ੴਸਤਿਨਾਮੁਕਰਤਾਪੁਰਖੁਨਿਰਭਉਨਿਰਵੈਰੁ ੧

ਅਕਾਲਮੂਰਤਿਅਜੂਨੀਸੈਭੰਗੁਰਪ੍ਰਸਾਦਿ॥

ਤਤਕਰਾਗਿਰੰਥਜੀਕਾਲਿਖਿਆਸੂਚੀਪੜੀ॥

੧ ਜਪੁਨੀਸਾਣੁ॥ ੨ ਸੋਦਰਮਹਲਾ੧ ਸੁਣਿਵਡਾਸਬਦ੪

ਸੋਪੁਰਖੁਸਬਦ੪ ਸੋਹਿਲਾ੫

੧	ਰਾਗੁਸਿਰੀਰਾਗੁ॥	੧੯	ਰਾਗੁਨਟਨਾਰਾਇਨਾ॥
੨	ਰਾਗੁਮਾਝੁ॥	੨੦	ਰਾਗੁਮਾਲੀਗਉੜਾ॥
੩	ਰਾਗੁਗਉੜੀ॥	੨੧	ਰਾਗੁਮਾਰੂ॥
੪	ਰਾਗੁਆਸਾ॥	੨੨	ਰਾਗੁਤੁਖਾਰੀ॥
੫	ਰਾਗੁਗੂਜਰੀ॥	੨੩	ਰਾਗੁਕੇਦਾਰਾ॥
੬	ਰਾਗੁਦੇਵਗੰਧਾਰੀ॥	੨੪	ਰਾਗੁਭੈਰਉ॥
੭	ਰਾਗੁਬਿਹਾਗੜਾ॥	੨੫	ਰਾਗੁਬਸੰਤੁ॥
੮	ਰਾਗੁਵਡਹੰਸੁ॥	੨੬	ਰਾਗੁਸਾਰਗ॥
੯	ਰਾਗੁਸੋਰਠ॥	੨੭	ਰਾਗੁਮਲਾਰ॥
੧੦	ਰਾਗੁਧਨਾਸਰੀ॥	੨੮	ਰਾਗੁਕਾਨੜਾ॥
੧੧	ਰਾਗੁਜੈਤਸਰੀ॥	੨੯	ਰਾਗੁਕਲਿਆਨ॥
੧੨	ਰਾਗੁਟੋਡੀ॥	੩੦	ਰਾਗੁਪਰਭਾਤੀ॥
੧੩	ਰਾਗੁਬੈਰਾੜੀ॥	੩੧	ਰਾਗੁਜੈਜਾਵੰਤੀ॥
੧੪	ਰਾਗੁਤਿਲੰਗ॥	੧	ਸਲੋਕਸਹਸਕ੍ਰਿਤੀਮਹਲਾ੧
੧੫	ਰਾਗੁਸੂਹੀ॥	੨	ਸਲੋਕਸਹਸਕ੍ਰਿਤੀਮਹਲਾ੫
੧੬	ਰਾਗੁਬਿਲਾਵਲੁ॥	੩	ਗਾਥਾਮਹਲਾ੫
੧੭	ਰਾਗੁਗੋਂਡ॥	੪	ਫੁਨਹੇਮਹਲਾ੫
੧੮	ਰਾਗੁਰਾਮਕਲੀ॥	੫	ਚਉਬੋਲੇਮਹਲਾ੫

੬	ਸਲੋਕਸੀਕਬੀਰਜੀਕੇ
੭	ਸਲੋਕਸੇਖਫਰੀਦਕੇ
੮	ਸਵਯੇਸੀਮੁਖਬਾਕ੍ਯ
੯	ਸਲੋਕਵਾਰਾਂਤੇਵਧੀਕ
੧੦	ਸਲੋਕਮਹਲਾ੯
੧੧	ਮੁੰਦਾਵਣੀਮਹਲਾ੫
੧੨	ਰਾਗਮਾਲਾ

ਜੁਮਲਾ ੪੯

ੴ ਸਤਿਗੁਰਪ੍ਰਸਾਦਿ

ਤਤਕਰਾਰਾਗਾਕਾ

ਪੰਨੇ੧	ਜਪੁਨੀਸਾਣੁ	
ਪੰਨੇ੫	ਸੋਦਰਮਹਲਾ੧	
ਪੰਨੇ੫	ਸੁਣਿਵਡਾਮਹਲਾ੧	
ਪੰਨੇ੬	ਸੋਪੁਰਖੁਮਹਲਾ੪	
ਪੰਨੇ੭	ਸੋਹਿਲਾਮਹਲਾ੧	
ਪੰਨੇ੮	ਰਾਗੁਸਿਰੀਰਾਗੁ	੧
ਪੰਨੇ੪੮	ਰਾਗੁਮਾਝ	੨
ਪੰਨੇ੭੬	ਰਾਗੁਗਉੜੀ	੩
ਪੰਨੇ੧੭੪	ਰਾਗੁਆਸਾ	੪
ਪੰਨੇ੨੪੬	ਰਾਗੁਗੂਜਰੀ	੫
ਪੰਨੇ੨੬੬	ਰਾਗੁਦੇਵਗੰਧਾਰੀ	੬
ਪੰਨੇ੨੭੧	ਰਾਗੁਬਿਹਾਗੜਾ	੭
ਪੰਨੇ੨੮੧	ਰਾਗੁਵਡਹੰਸੁ	੮
ਪੰਨੇ੩੦੨	ਰਾਗੁਸੋਰਠਿ	੯
ਪੰਨੇ੩੩੭	ਰਾਗੁਧਨਾਸਰੀ	੧੦
ਪੰਨੇ੩੫੫	ਰਾਗੁਜੈਤਸਰੀ	੧੧
ਪੰਨੇ੩੬੩	ਰਾਗੁਟੋਡੀ	੧੨
ਪੰਨੇ੩੬੭	ਰਾਗੁਬੈਰਾੜੀ	੧੩
ਪੰਨੇ੩੬੮	ਰਾਗੁਤਿਲੰਗ	੧੪
ਪੰਨੇ੩੭੨	ਰਾਗੁਸੂਹੀ	੧੫
ਪੰਨੇ੪੦੫	ਰਾਗੁਬਿਲਾਵਲੁ	੧੬
ਪੰਨੇ੪੩੮	ਰਾਗੁਗੋਂਡ	੧੭
ਪੰਨੇ੪੪੭	ਰਾਗੁਰਾਮਕਲੀ	੧੮
ਪੰਨੇ੫੦੦	ਰਾਗੁਨਟਨਾਰਾਇਨ	੧੯
ਪੰਨੇ੫੦੪	ਰਾਗੁਮਾਲੀਗਉੜਾ	੨੦
ਪੰਨੇ੫੦੭	ਰਾਗੁਮਾਰੂ	੨੧
ਪੰਨੇ੫੭੦	ਰਾਗੁਤੁਖਾਰੀ	੨੨
ਪੰਨੇ੫੭੬	ਰਾਗੁਕੇਦਾਰਾ	੨੩
ਪੰਨੇ੫੭੯	ਰਾਗੁਭੈਰਉ	੨੪
ਪੰਨੇ੬੦੨	ਰਾਗੁਬਸੰਤੁ	੨੫
ਪੰਨੇ੬੧੮	ਰਾਗੁਸਾਰਗ	੨੬
ਪੰਨੇ੬੪੭	ਰਾਗੁਮਲਾਰ	੨੭
ਪੰਨੇ੬੬੮	ਰਾਗੁਕਾਨੜਾ	੨੮
ਪੰਨੇ੬੮੧	ਰਾਗੁਕਲਿਆਨ	੨੯
ਪੰਨੇ੬੮੬	ਰਾਗੁਪਰਭਾਤੀਬਿਭਾਸ	੩੦
ਪੰਨੇ੬੯੯	ਰਾਗੁਜੈਜਾਵੰਤੀ	੩੧
ਪੰਨੇ੬੯੯	ਸਲੋਕਸਹਸਕ੍ਰਿਤੀਮਹਲਾ੧	
ਪੰਨੇ੬੯੯	ਸਲੋਕਸਹਸਕ੍ਰਿਤੀਮਹਲਾ੫	
ਪੰਨੇ੭੦੩	ਗਾਥਾਮਹਲਾ੫	
ਪੰਨੇ੭੦੪	ਫੁਨਹੇਮਹਲਾ੫	
ਪੰਨੇ੭੦੫	ਚਉਬੋਲੇਮਹਲਾ੫	
ਪੰਨੇ੭੦੫	ਸਲੋਕਸੀਕਬੀਰਕੇ	
ਪੰਨੇ੭੧੩	ਸਲੋਕਸੇਖਫਰੀਦਕੇ	
ਪੰਨੇ੭੧੭	ਸਵਯੇਸੀਮੁਖਬਾਕ੍ਯ	
ਪੰਨੇ੭੩੦	ਸਲੋਕਵਾਰਾਂਤੇਵਧੀਕ	
ਪੰਨੇ੭੩੯	ਸਲੋਕਮਹਲਾ੯	
ਪੰਨੇ੭੪੦	ਮੁੰਦਾਵਣੀਮਹਲਾ੫	
ਪੰਨੇ੭੪੧	ਰਾਗਮਾਲਾ	

ੴ ਸਤਿਗੁਰਪ੍ਰਸਾਦਿ

ਪੰਨੇ੮ ਤਤਕਰਾਸਿਰੀਰਾਗਕਾ

ਪੰਨੇ੮ ਸਿਰੀਰਾਗੁਮਹਲਾ੧ਚਉਪਦੇ

ਪੰਨੇ੮	ਮੋਤੀਤਮੰਦਰਊਸਰਹਿ	੧
ਪੰਨੇ੮	ਕੋਟਿਕੋਟੀਮੇਰੀਆਰਜਾ	੨
ਪੰਨੇ੮	ਲੇਖੈਬੋਲਣੁਬੋਲਣਾ	੩
ਪੰਨੇ੮	ਲਬੁਕੁਤਾਕੂੜੁਚੂਹੜਾ	੪
ਪੰਨੇ੮	ਅਮਲੁਗਲੋਲਾ	੫
ਪੰਨੇ੮	ਜਾਲਿਮੋਹੁਘਸਿ	੬
ਪੰਨੇ੯	ਸਭਿਰਸਮਿਠੇਮੰਨਿਐ	੭
ਪੰਨੇ੯	ਕੁੰਗੂਕੀਕਾਂਇਆ	੮
ਪੰਨੇ੯	ਗੁਣਵੰਤੀਗੁਣਵੀ	੯
ਪੰਨੇ੯	ਆਵਹੁਭੈਣੇਗਲਿ	੧੦
ਪੰਨੇ੯	ਭਲੀਸਰੀਜਿਉਬ	੧੧
ਪੰਨੇ੧੦	ਧਾਤੁਮਿਲੈਫੁਨਿਧਾ	੧੨
ਪੰਨੇ੧੦	ਧਿਗੁਜੀਵਣੁਦੋਹਾ	੧੩
ਪੰਨੇ੧੦	ਸੁੰਞੀਦੇਹਡਰਾਵਣੀ	੧੪
ਪੰਨੇ੧੦	ਤਨੁਜਲਿਬਲਿ	੧੫
ਪੰਨੇ੧੧	ਨਾਨਕਬੇੜੀਸਚ	੧੬
ਪੰਨੇ੧੧	ਸੁਣਿਮਨਮਿਤ੍ਰਪਿ	੧੭
ਪੰਨੇ੧੧	ਮਰਣੈਕੀਚਿੰਤਾ	੧੮
ਪੰਨੇ੧੧	ਏਹੁਮਨੋਮੂਰਖੁਲੋ	੧੯
ਪੰਨੇ੧੧	ਇਕੁਤਿਲੁਪਿ	੨੦
ਪੰਨੇ੧੨	ਹਰਿਹਰਿਜਪਹੁ	੨੧
ਪੰਨੇ੧੨	ਭਰਮੇਭਾਹਿਨਵਿ	੨੨
ਪੰਨੇ੧੨	ਵਣਜੁਕਰਹੁਵ	੨੩
ਪੰਨੇ੧੨	ਧਨੁਜੋਬਨੁਅ	੨੪
ਪੰਨੇ੧੨	ਆਪੇਰਸੀਆ	੨੫
ਪੰਨੇ੧੩	ਇਹੁਤਨੁਧਰਤੀ	੨੬
ਪੰਨੇ੧੩	ਅਮਲੁਕਰਿ	੨੭

ਪੰਨੇ੧੩ ਸੋਈਮਉਲਾਜਿਨਿਜ ੨੮
ਪੰਨੇ੧੩ ਏਕੁਸੁਆਨੁਦੁਇਸੁ ੨੯
ਪੰਨੇ੧੩ ਏਕਾਸੁਰਤਿਜੇਤੇਹੈ ੩੦
ਪੰਨੇ੧੩ ਤੂੰਦਰੀਆਉਦਾਨਾ ੩੧
ਪੰਨੇ੧੩ ਕੀਤਾਕਹਾਕਰੇਮਨੁ ੩੨
ਪੰਨੇ੧੪ ਅਛਲਛਲਾਈ ੩੩

ਪੰਨੇ੧੪ ਸਿਰੀਰਾਗੁਮਹਲਾ੩
ਪੰਨੇ੧੪ ਹਉਸਤਿਗੁਰੁਸੇਵੀਆਂ ੧
ਪੰਨੇ੧੪ ਬਹੁਭੇਖਕਰਿਭਰਮਾ ੨
ਪੰਨੇ੧੪ ਜਿਸਹੀਕੀਸਿਰਕਾ ੩
ਪੰਨੇ੧੫ ਜਿਨੀਸੁਣਿਕੈਮੰਨਿ ੪
ਪੰਨੇ੧੫ ਜਿਨੀਇਕਮਨਿਨਾ ੫
ਪੰਨੇ੧੫ ਹਰਿਭਗਤਾਹਰਿ ੬
ਪੰਨੇ੧੫ ਸੁਖੁਸਾਗਰੁਹਰਿਨਾ ੭
ਪੰਨੇ੧੫ ਮਨਮੁਖੁਮੋਹਿਵਿਆ ੮
ਪੰਨੇ੧੬ ਘਰਹੀਸਉਦਾਪਾਈ ੯
ਪੰਨੇ੧੬ ਸਚਾਸਾਹਿਬੁਸੇਵੀਐ ੧੦
ਪੰਨੇ੧੬ ਤ੍ਰੈਗੁਣਮਾਇਆਮੋਹੁਹੈ ੧੧
ਪੰਨੇ੧੬ ਅੰਮ੍ਰਿਤੁਛੋਡਿਬਿਖਿਆ ੧੨
ਪੰਨੇ੧੬ ਮਨਮੁਖਕਰਮਕਮਾਵਣੇ ੧੩
ਪੰਨੇ੧੭ ਜਾਪਿਰੁਜਾਣੈਆਪਣਾ ੧੪
ਪੰਨੇ੧੭ ਗੁਰਮੁਖਿਕ੍ਰਿਪਾਕਰੇਭ ੧੫

ਪੰਨੇ੧੭ ਧਨੁਜਨਨੀਜਿਨਿਜਾ ੧੬
ਪੰਨੇ੧੭ ਗੋਵਿਦੁਗੁਣੀਨਿਧਾ ੧੭
ਪੰਨੇ੧੭ ਕਾਂਇਆਸਾਧੈਉਰਧ ੧੮
ਪੰਨੇ੧੮ ਕਿਰਪਾਕਰੇਗੁਰੁਪਾਈ ੧੯
ਪੰਨੇ੧੮ ਜਿਨੀਪੁਰਖੀਸਤਗੁ ੨੦
ਪੰਨੇ੧੮ ਕਿਸੁਹਉਸੇਵੀਕਿ ੨੧
ਪੰਨੇ੧੮ ਜੇਵੇਲਾਵਖਤੁਵੀ ੨੨
ਪੰਨੇ੧੯ ਆਪਣਾਭਉਤਿਨ ੨੩
ਪੰਨੇ੧੯ ਬਿਨੁਗੁਰਰੋਗੁਨਤੁ ੨੪
ਪੰਨੇ੧੯ ਤਿਨਾਅਨੰਦੁਸਦਾ ੨੫
ਪੰਨੇ੧੯ ਗੁਣਵੰਤੀਸਚੁਪਾ ੨੬
ਪੰਨੇ੧੯ ਆਪੇਕਾਰਣੁਕਰਤਾ ੨੭
ਪੰਨੇ੨੦ ਸੁਣਿਸੁਣਿਕਾਮਗ ੨੮
ਪੰਨੇ੨੦ ਇਕਿਪਿਰੁਰਾਵਾਹਿ ੨੯
ਪੰਨੇ੨੦ ਹਰਿਜੀਸਚਾਸਚੁ ੩੦
ਪੰਨੇ੨੦ ਜਾਗਿਹਉਮੈਮੈਲੁ ੩੧

ਪੰਨੇ੨੧ ਸਿਰੀਰਾਗੁਮਹਲਾ੪
ਪੰਨੇ੨੧ ਮੈਮਨਿਤਨਿਬਿਰਹੁ ੧
ਪੰਨੇ੨੧ ਨਾਮੁਮਿਲੈਮਨੁਤ੍ਰਿ ੨
ਪੰਨੇ੨੧ ਗੁਣਗਾਵਾਗੁਣ ੩
ਪੰਨੇ੨੧ ਹਉਪੰਥੁਦਸਾਈ ੪
ਪੰਨੇ੨੨ ਰਸੁਅੰਮ੍ਰਿਤੁਨਾਮੁ ੫

ਪੰਨੇ੨੨ ਦਿਨਸੁਚੜੈਫਿਰਿ ੬

ਪੰਨੇ੨੨ ਸਿਰੀਰਾਗੁਮਹਲਾ੫
ਪੰਨੇ੨੨ ਕਿਆਤੂਰਤਾਦੇਖਿ ੧
ਪੰਨੇ੨੨ ਮਨਿਬਿਲਾਸੁਬਹੁ ੨
ਪੰਨੇ੨੨ ਭਲਕੇਉਠਿਪਪੋ ੩
ਪੰਨੇ੨੨ ਘੜੀਮੁਹਤਕਾਪਾ ੪
ਪੰਨੇ੨੩ ਸਭੇਗਲਾਵਿਸਰ ੫
ਪੰਨੇ੨੩ ਸਭੇਥੋਕਪਰਾਪਤੇ ੬
ਪੰਨੇ੨੩ ਸੋਈਧਿਆਈਐ ੭
ਪੰਨੇ੨੩ ਨਾਮੁਧਿਆਏਸੋਸੁ ੮
ਪੰਨੇ੨੩ ਇਕੁਪਛਾਣੂਜੀਅ ੯
ਪੰਨੇ੨੪ ਜਿਨਾਸਤਿਗੁਰਸਿ ੧੦
ਪੰਨੇ੨੪ ਮਿਲਿਸਤਿਗੁਰਸ ੧੧
ਪੰਨੇ੨੪ ਪੂਰਾਸਤਿਗੁਰੁਜੇਮਿ ੧੨
ਪੰਨੇ੨੪ ਪ੍ਰੀਤਿਲਗੀਤਿਸੁ ੧੩
ਪੰਨੇ੨੪ ਮਨੁਤਨੁਧਨੁਜਿਨਿ ੧੪
ਪੰਨੇ੨੫ ਮੇਰਾਤਨੁਅਰੁਧਨੁ ੧੫
ਪੰਨੇ੨੫ ਸਰਣਿਪਏਪ੍ਰਭਆ ੧੬
ਪੰਨੇ੨੫ ਉਦਮੁਕਰਿਹਰਿਜਾ ੧੭
ਪੰਨੇ੨੫ ਸੋਈਸਾਸਤੁਸਉਣੁ ੧੮
ਪੰਨੇ੨੫ ਰਸਨਾਸਚਾਸਿਮਰਿ ੧੯
ਪੰਨੇ੨੬ ਸੰਤਜਨਹੁਮਿਲਿ ੨੦
ਪੰਨੇ੨੬ ਮਿਠਾਕਰਿਕੈਖਾਇ ੨੧

ਪੰਨੇ੨੬ ਗੋਇਲਿਆਇਆ ੨੨
ਪੰਨੇ੨੬ ਤਿਚਰੁਵਸਹਿਸੁਹੇ ੨੩
ਪੰਨੇ੨੬ ਕਰਣਕਾਰਣਏਕੁ ੨੪
ਪੰਨੇ੨੬ ਸੰਚਿਹਰਿਧਨੁਪੂਜਿ ੨੫
ਪੰਨੇ੨੭ ਵੁਠਿਤਸੁਖੈ ੨੬
ਪੰਨੇ੨੭ ਤੇਰੈਭਰੋਸੈਪਿਆਰੇ ੨੭
ਪੰਨੇ੨੭ ਸੰਤਜਨਾਮਿਲਿਭਾ ੨੮
ਪੰਨੇ੨੭ ਗੁਰੁਪਰਮੇਸਰੁਪੂਜੀ ੨੯
ਪੰਨੇ੨੭ ਸੰਤਜਨਹੁਸੁਣਿਭਾਈ ੩੦

ਪੰਨੇ੨੭ ਸਿਰੀਰਾਗੁਮਹਲਾ੧
ਅਸਟਪਦੀਆ
ਪੰਨੇ੨੭ ਆਖਿਆਖਿਮਨੁਵਾਵ ੧
ਪੰਨੇ੨੮ ਸਭੇਕੰਤਮਹੇਲੀਆ ੨
ਪੰਨੇ੨੮ ਆਪੇਗੁਣਆਪੇਕ ੩
ਪੰਨੇ੨੮ ਮਛੁਲੀਜਾਲੁਨਜਾ ੪
ਪੰਨੇ੨੯ ਮਨਿਜੂਠੈਤਨਿਜੂਠਿ ੫
ਪੰਨੇ੨੯ ਜਪੁਤਪੁਸੰਜਮੁਸਾਧੀ ੬
ਪੰਨੇ੨੯ ਗੁਰਤੇਨਿਰਮਲੁਜਾਣੀ ੭
ਪੰਨੇ੩੦ ਸੁਣਿਮਨਭੂਲੇਬਾਵਰੇ ੮
ਪੰਨੇ੩੦ ਬਿਨੁਪਿਰਧਨਸੀਗਾਰਿ ੯
ਪੰਨੇ੩੦ ਸਤਿਗੁਰੁਪੂਰਾਜੇਮਿਲੈ ੧੦
ਪੰਨੇ੩੧ ਰੇਮਨਐਸੀਹਰਿਸਿਉ ੧੧
ਪੰਨੇ੩੧ ਮਨਮੁਖਿਭੂਲੈਭੁਲਾਈ ੧੨
ਪੰਨੇ੩੨ ਤ੍ਰਿਸਨਾਮਾਇਆਮੋਹ ੧੩

ਪੰਨੇ ੩੨	ਰਾਮਨਾਮਿਮਨੁਬੇਧਿਆ	੧੪		ਸਿਰੀਰਾਗੁਮਹਲਾ ੪	
ਪੰਨੇ ੩੨	ਚਿਤੇਦਿਸਹਿਧਉ	੧੫	ਪੰਨੇ ੩੯	ਪਹਿਲੈਪਹਰੈਰੈਣਿਕੈ	੧
ਪੰਨੇ ੩੩	ਡੂੰਗਰੁਦੇਖਿਡਰਾਵ	੧੬		ਸਿਰੀਰਾਗੁਮਹਲਾ ੫	
ਪੰਨੇ ੩੩	ਮੁਕਾਮੁਕਰਿਘਰਿਬੈ	੧੭	ਪੰਨੇ ੩੯	ਪਹਿਲੈਪਹਰੈਰੈਣਿਕੈ	੧
				ਸਿਰੀਰਾਗੁਮਹਲਾ ੪ ਛੰਤ	
ਪੰਨੇ ੩੩	ਸਿਰੀਰਾਗੁਮਹਲਾ ੩		ਪੰਨੇ ੪੦	ਮੁੰਧਇਆਣੀਪੇਈ	੧
	ਅਸਟਪਦੀਆ			ਸਿਰੀਰਾਗੁਮਹਲਾ ੫ ਛੰਤ	
ਪੰਨੇ ੩੩	ਗੁਰਮੁਖਿਕ੍ਰਿਪਾਕਰੇ	੧	ਪੰਨੇ ੪੦	ਮਨਿਪਿਆਰਿਆਜੀ	੧
ਪੰਨੇ ੩੪	ਹਉਮੈਕਰਮਕਮਾ	੨	ਪੰਨੇ ੪੧	ਹਠਮਝਾਹੂਮਾਪਿਰੀ	੨
ਪੰਨੇ ੩੪	ਪੰਖੀਬਿਰਖਿਸੁਹਾ	੩		ਸਿਰੀਰਾਗੁਮਹਲਾ ੪ ਵਣਜਾਰਾ	
ਪੰਨੇ ੩੪	ਗੁਰਮੁਖਿਨਾਮੁਧਿਆ	੪	ਪੰਨੇ ੪੧	ਹਰਿਹਰਿਉਤਮੁਨਾਮੁ	੧
ਪੰਨੇ ੩੫	ਮਾਇਆਮੋਹੁਮੇਰੈ	੫		ਸਿਰੀਰਾਗਕੀਵਾਰਮਹਲਾ ੪	
ਪੰਨੇ ੩੫	ਸਹਜੈਨੋਸਭਲੋਚ	੬	ਪੰਨੇ ੪੨	ਹਰਿਇਕੋਕਰਤਾਇਕੁ	੧
ਪੰਨੇ ੩੫	ਸਤਿਗੁਰਿਮਿਲਿ	੭		ਸਿਰੀਰਾਗੁਕਬੀਰਜੀਕਾ ਜੁਮਲਾ ੧੩੮	
ਪੰਨੇ ੩੬	ਸਤਿਗੁਰਿਸੇਵਿਐ	੮			
	ਸਿਰੀਰਾਗੁਮਹਲਾ ੫		ਪੰਨੇ ੪੬	ਜਨਨੀਜਾਨਤਸੁਤੁਬ	੧
ਪੰਨੇ ੩੬	ਜਾਕਉਮੁਸਕਲੁ	੧		ਤ੍ਰਿਲੋਚਨਕਾ	
ਪੰਨੇ ੩੬	ਜਾਨਉਨਹੀਭਾਵੈਕ	੨	ਪੰਨੇ ੪੭	ਮਾਇਆਮੋਹੁਮਨਿਆ	੧
	ਸਿਰੀਰਾਗੁਮਹਲਾ ੧			ਕਬੀਰਜੀਕਾ	
ਪੰਨੇ ੩੭	ਜੋਗੀਅੰਦਰਿਜੋਗੀਆ	੧	ਪੰਨੇ ੪੭	ਅਚਰਜਏਕੁਸੁਨਹੁ	੧
ਪੰਨੇ ੩੭	ਪੈਪਾਇਮਨਾਈਸੋਇ	੨		ਬੇਣੀਜੀਉਕਾ	
	ਸਿਰੀਰਾਗੁਮਹਲਾ ੧ ਪਹਰੇ		ਪੰਨੇ ੪੭	ਰੇਨਰਗਰਭਕੁੰਡਲਜ	੧
ਪੰਨੇ ੩੮	ਪਹਿਲੈਪਹਰੈਰੈਣਿਕੈ	੧		ਸਿਰੀਰਾਗੁ	
ਪੰਨੇ ੩੮	ਪਹਿਲੈਪਹਰੈਰੈਣਿਕੈ	੨	ਪੰਨੇ ੪੭	ਤੋਹੀਮੋਹੀਮੋਹੀਤੋਹੀ	੧

ਜੁਮਲਾ ੪੬	ੴ ਸਤਿਗੁਰਪ੍ਰਸਾਦਿ		ਪੰਨੇ ੫੧	ਤੂੰਜਲਨਿਧਿਹਮ	੧੪
	ਤਤਕਰਾਮਾਝਕਾ		ਪੰਨੇ ੫੧	ਅੰਮ੍ਰਿਤਨਾਮੁਸਦਾਨਿ	੧੫
ਪੰਨੇ ੪੮	ਹਰਿਹਰਿਨਾਮੁਮੈਹਰਿ	੧	ਪੰਨੇ ੫੧	ਨਿਧਿਸਿਧਿਰਿਧਿਹਰਿ	੧੬
ਪੰਨੇ ੪੮	ਮਧੁਸੂਦਨਮੇਰੇਮਨ	੨	ਪੰਨੇ ੫੧	ਪ੍ਰਭਕਿਰਪਾਤੇਹਰਿਹਰਿ	੧੭
ਪੰਨੇ ੪੮	ਹਰਿਗੁਣਪੜੀਐਹਰਿ	੩	ਪੰਨੇ ੫੧	ਓਤਿਪੋਤਿਸੇਵਕਸੰਗਿ	੧੮
ਪੰਨੇ ੪੮	ਹਰਿਜਨਸੰਤਮਿਲ	੪	ਪੰਨੇ ੫੧	ਸਭਕਿਛੁਘਰਮਹਿਬਾ	੧੯
ਪੰਨੇ ੪੮	ਹਰਿਗੁਰਗਿਆਨੁ	੫	ਪੰਨੇ ੫੧	ਤਿਸੁਕੁਰਬਾਣੀਜਿਨਿ	੨੦
ਪੰਨੇ ੪੮	ਹਉਗੁਣਗੋਵਿੰਦ	੬	ਪੰਨੇ ੫੨	ਤੂੰਪੇਡੁਸਾਖਤੇਰੀਫੂਲੀ	੨੧
ਪੰਨੇ ੪੮	ਆਵਹੁਭੈਣੇਤੁਸੀ	੭	ਪੰਨੇ ੫੨	ਸਫਲੁਸੁਬਾਣੀਜਿਤੁ	੨੨
	ਮਾਝਮਹਲਾ ੫		ਪੰਨੇ ੫੨	ਅੰਮ੍ਰਿਤਬਾਣੀਹਰਿ	੨੩
ਪੰਨੇ ੪੯	ਮੇਰਾਮਨੁਲੋਚੈਗੁ	੧	ਪੰਨੇ ੫੨	ਤੂੰਮੇਰਾਪਿਤਾਤੂੰਹੈਮੇਰਾ	੨੪
ਪੰਨੇ ੪੯	ਸਾਕੁਤਿਸੁਹਾਵੀਜਿ	੨	ਪੰਨੇ ੫੨	ਜੀਅਪ੍ਰਾਨਪ੍ਰਭਮਨਹਿ	੨੫
ਪੰਨੇ ੪੯	ਅਨਹਦੁਵਜੈਸਹ	੩	ਪੰਨੇ ੫੨	ਸੁਣਿਸੁਣਿਜੀਵਾਸੋਇ	੨੬
ਪੰਨੇ ੪੯	ਜਿਤੁਘਰਿਪਿਰਸੋ	੪	ਪੰਨੇ ੫੨	ਹੁਕਮੀਵਰਸਣਲਾਗੇ	੨੭
ਪੰਨੇ ੪੯	ਖੋਜਤਖੋਜਤਦਰਸ	੫	ਪੰਨੇ ੫੩	ਆਉਸਾਜਨਸੰਤਮੀ	੨੮
ਪੰਨੇ ੪੯	ਪਾਰਬ੍ਰਹਮਅਪਰੰਪਰ	੬	ਪੰਨੇ ੫੩	ਭਏਕ੍ਰਿਪਾਲਗੋਵਿੰਦ	੨੯
ਪੰਨੇ ੫੦	ਕਹਿਆਕਰਣਾਦਿਤਾ	੭	ਪੰਨੇ ੫੩	ਜਿਥੈਨਾਮੁਜਪੀਐਪ੍ਰ	੩੦
ਪੰਨੇ ੫੦	ਦੁਖੁਤਦੇਜਾਵਿਸਰੈ	੮	ਪੰਨੇ ੫੩	ਚਰਣਠਾਕੁਰਕੇਰਿਦੈ	੩੧
ਪੰਨੇ ੫੦	ਲਾਲਗੋਪਾਲਦਇ	੯	ਪੰਨੇ ੫੩	ਮੀਹੁਪਇਆਪਰਮੇਸ	੩੨
ਪੰਨੇ ੫੦	ਧੰਨੁਸੁਵੇਲਾਜਿਤੁਮੈ	੧੦	ਪੰਨੇ ੫੩	ਮਨੁਤਨੁਤੇਰਾਧਨੁਭੀ	੩੩
ਪੰਨੇ ੫੦	ਸਗਲਸੰਤਨਪਹਿ	੧੧	ਪੰਨੇ ੫੩	ਪਾਰਬ੍ਰਹਮਪ੍ਰਭਿਮੇ	੩੪
ਪੰਨੇ ੫੦	ਵਿਸਰੁਨਾਹੀਏਵਡ	੧੨	ਪੰਨੇ ੫੩	ਸਭੇਸੁਖਭਏਪ੍ਰਭ	੩੫
ਪੰਨੇ ੫੦	ਸਿਫਤਿਸਾਲਾਹਣੁ	੧੩	ਪੰਨੇ ੫੪	ਕੀਨੀਦਇਆਗੋ	੩੬

ਸਿਰੀਰਾਗੁ ਮਹਲਾ ੪ ... (continued)

ਪੰਨੇ ੩੨ ਰਾਮਨਾਮਿਮਨੁਬੇਧਿਆ ੧੪
ਪੰਨੇ ੩੨ ਚਿਤੇਦਿਸਹਿਧਉਲ ੧੫
ਪੰਨੇ ੩੩ ਡੂੰਗਰੁਦੇਖਿਡਰਾਵ ੧੬
ਪੰਨੇ ੩੩ ਮੁਕਾਮੁਕਰਿਘਰਿਬੈ ੧੭
ਪੰਨੇ ੩੩ ਸਿਰੀਰਾਗੁਮਹਲਾ ੩
ਅਸਟਪਦੀਆ
ਪੰਨੇ ੩੩ ਗੁਰਮੁਖਿਕ੍ਰਿਪਾਕਰੇ ੧
ਪੰਨੇ ੩੪ ਹਉਮੈਕਰਮਕਮਾ ੨
ਪੰਨੇ ੩੪ ਪੰਖੀਬਿਰਖਿਸੁਹਾ ੩
ਪੰਨੇ ੩੪ ਗੁਰਮੁਖਿਨਾਮੁਧਿਆ ੪
ਪੰਨੇ ੩੫ ਮਾਇਆਮੋਹੁਮੇਰੈ ੫
ਪੰਨੇ ੩੫ ਸਹਜੈਨੋਸਭਲੋਚ ੬
ਪੰਨੇ ੩੫ ਸਤਿਗੁਰਿਮਿਲਿ ੭
ਪੰਨੇ ੩੬ ਸਤਿਗੁਰਿਸੇਵਿਐ ੮
ਸਿਰੀਰਾਗੁਮਹਲਾ ੫
ਪੰਨੇ ੩੬ ਜਾਕਉਮੁਸਕਲੁ ੧
ਪੰਨੇ ੩੬ ਜਾਨਉਨਹੀਭਾਵੈਕ ੨
ਸਿਰੀਰਾਗੁਮਹਲਾ ੧
ਪੰਨੇ ੩੭ ਜੋਗੀਅੰਦਰਿਜੋਗੀਆ ੧
ਪੰਨੇ ੩੭ ਪੈਪਾਇਮਨਾਈਸੋਇ ੨
ਸਿਰੀਰਾਗੁਮਹਲਾ ੧ ਪਹਰੇ
ਪੰਨੇ ੩੮ ਪਹਿਲੈਪਹਰੈਰੈਣਿਕੈ ੧
ਪੰਨੇ ੩੮ ਪਹਿਲੈਪਹਰੈਰੈਣਿਕੈ ੨

ਸਿਰੀਰਾਗੁਮਹਲਾ ੪
ਪੰਨੇ ੩੯ ਪਹਿਲੈਪਹਰੈਰੈਣਿਕੈ ੧
ਸਿਰੀਰਾਗੁਮਹਲਾ ੫
ਪੰਨੇ ੩੯ ਪਹਿਲੈਪਹਰੈਰੈਣਿਕੈ ੧
ਸਿਰੀਰਾਗੁਮਹਲਾ ੪ ਛੰਤ
ਪੰਨੇ ੪੦ ਮੁੰਧਇਆਣੀਪੇਈ ੧
ਸਿਰੀਰਾਗੁਮਹਲਾ ੫ ਛੰਤ
ਪੰਨੇ ੪੦ ਮਨਪਿਆਰਿਆਜੀ ੧
ਪੰਨੇ ੪੧ ਹਠਮਝਾਹੂਮਾਪਿਰੀ ੨
ਸਿਰੀਰਾਗੁਮਹਲਾ ੪ ਵਣਜਾਰਾ
ਪੰਨੇ ੪੧ ਹਰਿਹਰਿਉਤਮੁਨਾਮੁ ੧
ਸਿਰੀਰਾਗਕੀਵਾਰਮਹਲਾ ੪
ਪੰਨੇ ੪੨ ਹਰਿਇਕੋਕਰਤਾਇਕੁ ੧
ਜੁਮਲਾ ੧੨੮
ਸਿਰੀਰਾਗੁਕਬੀਰਜੀਕਾ
ਪੰਨੇ ੪੬ ਜਨਨੀਜਾਨਤਸੁਤੁਬ ੧
ਤ੍ਰਿਲੋਚਨਕਾ
ਪੰਨੇ ੪੭ ਮਾਇਆਮੋਹੁਮਨਿਆ ੧
ਕਬੀਰਜੀਕਾ
ਪੰਨੇ ੪੭ ਅਚਰਜਏਕੁਸੁਨਹੁ ੧
ਬੇਣੀਜੀਉਕਾ
ਪੰਨੇ ੪੭ ਰੇਨਰਗਰਭਕੁੰਡਲਜ ੧
ਸਿਰੀਰਾਗੁ
ਪੰਨੇ ੪੭ ਤੋਹੀਮੋਹੀਮੋਹੀਤੋਹੀ ੧

ਜੁਮਲਾ ੴ ਸਤਿਗੁਰਪ੍ਰਸਾਦਿ

ਤਤਕਰਾ ਮਾਝ ਕਾ
ਪੰਨੇ ੪੮ ਹਰਿਹਰਿਨਾਮੁਮੈਹਰਿ ੧
ਪੰਨੇ ੪੮ ਮਧੁਸੂਦਨਮੇਰੇਮਨ ੨
ਪੰਨੇ ੪੮ ਹਰਿਗੁਣਪੜੀਐਹਰਿ ੩
ਪੰਨੇ ੪੮ ਹਰਿਜਨਸੰਤਮਿਲ ੪
ਪੰਨੇ ੪੮ ਹਰਿਗੁਰਗਿਆਨੁ ੫
ਪੰਨੇ ੪੮ ਹਉਗੁਣਗੋਵਿੰਦ ੬
ਪੰਨੇ ੪੮ ਆਵਹੁਭੈਣੇਤੁਸੀ ੭
ਮਾਝਮਹਲਾ ੫
ਪੰਨੇ ੪੯ ਮੇਰਾਮਨੁਲੋਚੈਗੁ ੧
ਪੰਨੇ ੪੯ ਸਾਰੁਤਿਸੁਹਾਵੀਜਿ ੨
ਪੰਨੇ ੪੯ ਅਨਹਦੁਵਜੈਸਹ ੩
ਪੰਨੇ ੪੯ ਜਿਤੁਘਰਿਪਿਰਸੋ ੪
ਪੰਨੇ ੪੯ ਖੋਜਤਖੋਜਤਦਰਸ ੫
ਪੰਨੇ ੪੯ ਪਾਰਬ੍ਰਹਮਅਪਰੰਪਰ ੬
ਪੰਨੇ ੫੦ ਕਹਿਆਕਰਣਾਦਿਤਾ ੭
ਪੰਨੇ ੫੦ ਦੁਖੁਤਦੇਜਾਵਿਸਰਿ ੮
ਪੰਨੇ ੫੦ ਲਾਲਗੋਪਾਲਦਇ ੯
ਪੰਨੇ ੫੦ ਧੰਨੁਸੁਵੇਲਾਜਿਤੁਮੈ ੧੦
ਪੰਨੇ ੫੦ ਸਗਲਸੰਤਨਪਹਿ ੧੧
ਪੰਨੇ ੫੦ ਵਿਸਰੁਨਾਹੀਏਵਡ ੧੨
ਪੰਨੇ ੫੦ ਸਿਫਤਿਸਾਲਾਹਣੁ ੧੩

ਪੰਨੇ ੫੧ ਤੂੰਜਲਨਿਧਿਹਮ ੧੪
ਪੰਨੇ ੫੧ ਅੰਮ੍ਰਿਤਨਾਮੁਸਦਾਨਿ ੧੫
ਪੰਨੇ ੫੧ ਨਿਧਿਸਿਧਿਰਿਧਿਹਰਿ ੧੬
ਪੰਨੇ ੫੧ ਪ੍ਰਭਕਿਰਪਾਤੇਹਰਿਹਰਿ ੧੭
ਪੰਨੇ ੫੧ ਓਤਿਪੋਤਿਸੇਵਕਸੰਗਿ ੧੮
ਪੰਨੇ ੫੧ ਸਭਕਿਛੁਘਰਮਹਿਬਾ ੧੯
ਪੰਨੇ ੫੧ ਤਿਸੁਕੁਰਬਾਣੀਜਿਨਿ ੨੦
ਪੰਨੇ ੫੨ ਤੂੰਪੇਡੁਸਾਖਤੇਰੀਫੂਲੀ ੨੧
ਪੰਨੇ ੫੨ ਸਫਲੁਸੁਬਾਣੀਜਿਤੁ ੨੨
ਪੰਨੇ ੫੨ ਅੰਮ੍ਰਿਤਬਾਣੀਹਰਿ ੨੩
ਪੰਨੇ ੫੨ ਤੂੰਮੇਰਾਪਿਤਾਤੂੰਹੈਮੇਰਾ ੨੪
ਪੰਨੇ ੫੨ ਜੀਅਪ੍ਰਾਨਪ੍ਰਭਮਨਹਿ ੨੫
ਪੰਨੇ ੫੨ ਸੁਣਿਸੁਣਿਜੀਵਾਸੋਇ ੨੬
ਪੰਨੇ ੫੨ ਹੁਕਮੀਵਰਸਣਲਾਗੇ ੨੭
ਪੰਨੇ ੫੩ ਆਉਸਾਜਨਸੰਤਮੀ ੨੮
ਪੰਨੇ ੫੩ ਭਏਕ੍ਰਿਪਾਲਗੋਵਿੰਦ ੨੯
ਪੰਨੇ ੫੩ ਜਿਥੈਨਾਮੁਜਪੀਐਪ੍ਰ ੩੦
ਪੰਨੇ ੫੩ ਚਰਣਠਾਕੁਰਕੇਰਿਦੈ ੩੧
ਪੰਨੇ ੫੩ ਮੀਹੁਪਇਆਪਰਮੇਸ ੩੨
ਪੰਨੇ ੫੩ ਮਨੁਤਨੁਤੇਰਾਧਨੁਭੀ ੩੩
ਪੰਨੇ ੫੩ ਪਾਰਬ੍ਰਹਮਪ੍ਰਭਿਮੇ ੩੪
ਪੰਨੇ ੫੩ ਸਭੇਸੁਖਭਏਪ੍ਰਭ ੩੫
ਪੰਨੇ ੫੪ ਕੀਨੀਦਇਆਗੋ ੩੬

ਪੰਨੇ੫੪	ਸੋਸਚੁਮੰਦਰੁਜਿਤੁ	੩੭	ਪੰਨੇ੫੯	ਉਤਪਤਿਪਰਲਉ	੧੩
ਪੰਨੇ੫੪	ਰੈਣਿਸੁਹਾਵੜੀਦਿਨ	੩੮	ਪੰਨੇ੫੯	ਸਤਿਗੁਰਸਾਚੀਸਿ	੧੪
ਪੰਨੇ੫੪	ਐਥੈਤੂਹੈਆਗੈਆਪੇ	੩੯	ਪੰਨੇ੫੯	ਅੰਮ੍ਰਿਤਨਾਮੁਮੰਨਿ	੧੫
ਪੰਨੇ੫੪	ਮਨੁਤਨੁਰਤਾਰਾਮਪਿ	੪੦	ਪੰਨੇ੬੦	ਅੰਮ੍ਰਿਤੁਵਰਸੈਸ	੧੬
ਪੰਨੇ੫੪	ਜਿਮਰਤਨਾਮੁਰਿਦੈ	੪੧	ਪੰਨੇ੬੦	ਸੋਸਚਿਲਾਗੈਜੇਤੁ	੧੭
ਪੰਨੇ੫੪	ਸੋਈਕਰਣਾਜਿਆ	੪੨	ਪੰਨੇ੬੦	ਵਰਨਰੂਪਵਰਤਹਿ	੧੮
ਪੰਨੇ੫੫	ਝੂਠਾਮੰਗਣੁਜੇਕੋਈ	੪੩	ਪੰਨੇ੬੧	ਨਿਰਮਲਸਬਦੁਨਿ	੧੯
	ਰਾਗੁਮਾਝੁਮਹਲਾ੧		ਪੰਨੇ੬੧	ਗੋਵਿੰਦੁਉਜਲੁਉ	੨੦
	ਅਸਟਪਦੀਆ॥		ਪੰਨੇ੬੧	ਸਚਾਸੇਵੀਸਚੁਸਾ	੨੧
ਪੰਨੇ੫੫	ਸਬਦਿਰੰਗਾਏਹੁਕ	੧	ਪੰਨੇ੬੨	ਤੇਰੇਭਗਤਸੋਹਹਿਸਾ	੨੨
	ਮਾਝਮਹਲਾ੩		ਪੰਨੇ੬੨	ਆਤਮਰਾਮੁਪਰਗਾ	੨੩
ਪੰਨੇ੫੫	ਕਰਮੁਹੋਵੈਸਤਿਗੁਰੂ	੧	ਪੰਨੇ੬੨	ਇਸੁਗੁਫਾਮਹਿਅ	੨੪
ਪੰਨੇ੫੫	ਮੇਰਾਪ੍ਰਭੁਨਿਰਮਲੁਆ	੨	ਪੰਨੇ੬੩	ਗੁਰਮੁਖਿਮਿਲੈਮਿ	੨੫
ਪੰਨੇ੫੬	ਇਕੋਆਪਿਫਿਰੈਪ	੩	ਪੰਨੇ੬੩	ਏਕਾਜੋਤਿਜੋਤਿਹੈ	੨੬
ਪੰਨੇ੫੬	ਸਬਦਿਮਰੈਸੋਮੁਆ	੪	ਪੰਨੇ੬੩	ਮੇਰਾਪ੍ਰਭੁਭਰਪੂਰਿ	੨੭
ਪੰਨੇ੫੬	ਅੰਦਰਿਹੀਰਾਲਾਲੁ	੫	ਪੰਨੇ੬੩	ਹਰਿਆਪੇਮੇਲੇਸੇ	੨੮
ਪੰਨੇ੫੭	ਸਭਘਟਆਪੇਭੋਗ	੬	ਪੰਨੇ੬੪	ਉਤਮਜਨਮੁਸੁਥਾ	੨੯
ਪੰਨੇ੫੭	ਅੰਮ੍ਰਿਤਬਾਣੀਗੁਰ	੭	ਪੰਨੇ੬੪	ਮਨਮੁਖਪੜਹਿਪੰ	੩੦
ਪੰਨੇ੫੭	ਆਪੇਰੰਗੇਸਹਜਿਸੁ	੮	ਪੰਨੇ੬੪	ਨਿਰਗੁਣਸਰਗੁਣ	੩੧
ਪੰਨੇ੫੭	ਸਤਿਗੁਰੁਸੇਵਿਐਵ	੯	ਪੰਨੇ੬੫	ਮਾਇਆਮੋਹੁਜਗ	੩੨
ਪੰਨੇ੫੮	ਆਪੁਵਡਾਏਤਾਸਭ	੧੦		ਮਾਝਮਹਲਾ੪	
ਪੰਨੇ੫੮	ਤੇਰੀਆਖਾਣੀਤੇਰੀ	੧੧	ਪੰਨੇ੬੫	ਆਦਿਪੁਰਖੁਅਪਰੰ	੧
ਪੰਨੇ੫੮	ਐਥੈਸਾਚੇਸੁਆਰੇ	੧੨		ਮਾਝਮਹਲਾ੫	

ਪੰਨੇ੬੫	ਅੰਤਰਿਅਲਖੁ	੧	ਪੰਨੇ੭੭	ਸਤਿਗੁਰੁਮਿਲੈਸੁਮ	੯
ਪੰਨੇ੬੬	ਕਉਣੁਸੁਮੁਕਤਾ	੨	ਪੰਨੇ੭੭	ਕਿਰਤੁਪਇਆਨਹਮੇ	੧੦
ਪੰਨੇ੬੬	ਪ੍ਰਭੁਅਬਿਨਾਸੀ	੩	ਪੰਨੇ੭੭	ਜਿਨਅਕਥੁਕਹਾਇ	੧੧
ਪੰਨੇ੬੬	ਨਿਤਨਿਤਦਯੁਸ	੪	ਪੰਨੇ੭੭	ਜਨਮਿਮਰੈਤ੍ਰੈਗੁਣਹਿ	੧੨
ਪੰਨੇ੬੭	ਹਰਿਜਪਿਜਪੇਮਨੁ	੫	ਪੰਨੇ੭੮	ਅੰਮ੍ਰਿਤਕਾਇਆਰਹੈ	੧੩
	ਬਾਰਹਮਾਹਾ		ਪੰਨੇ੭੮	ਅਵਰਪੰਚਹਮਏਕ	੧੪
ਪੰਨੇ੬੭	ਕਿਰਤਿਕਰਮਕੇਵੀ	੧	ਪੰਨੇ੭੮	ਮੁੰਦ੍ਰਾਤੇਘਟਭੀਤਰਿ	੧੫
	ਵਾਰਮਾਝਕੀਮਹਲਾ੧		ਪੰਨੇ੭੮	ਅਉਖਧਮੰਤ੍ਰਮੂਲੁ	੧੬
ਪੰਨੇ੬੮	ਸੇਵੀਸਤਿਗੁਰੁਆ	੧	ਪੰਨੇ੭੮	ਕਰਕੀਮਾਈਬਾਪੁਕ	੧੭
	ਵਾਰਮਾਝਕੀਸਲੋਕਮਹਲਾ	੧	ਪੰਨੇ੭੯	ਰੈਣਿਗਵਾਈਸੋਇ	੧੮
ਪੰਨੇ੬੯	ਗੁਰੁਦਾਤਾਗੁਰੁਹਿਵੈ	੧	ਪੰਨੇ੭੯	ਹਰਣੀਹੋਵਾਬਨਿਬ	੧੯
	ਜੁਮਲਾ ੯੨		ਪੰਨੇ੭੯	ਜੈਘਰਿਕੀਰਤਿਆ	੨੦
	੧ੴਸਤਿਗੁਰਪ੍ਰਸਾਦਿ॥			ਰਾਗੁਗਉੜੀਗੁਆਰੇਰੀਮਹਲਾ੩	
	ਤਤਕਰਾਗਉੜੀਕਾ॥		ਪੰਨੇ੭੯	ਗੁਰਿਮਿਲਿਐਹਰਿ	੧
	ਰਾਗੁਗਉੜੀਗੁਆਰੇਰੀਮਹਲਾ	੧	ਪੰਨੇ੭੯	ਗੁਰਤੇਗਿਆਨੁਪਾਏ	੨
ਪੰਨੇ੭੬	ਭਉਮੁਚੁਭਾਰਾਵਡਾ	੧	ਪੰਨੇ੭੯	ਸੁਥਾਉਸਚੁਮਨੁਨਿਰ	੩
ਪੰਨੇ੭੬	ਡਰਿਘਰੁਘਰਿਡਰੁ	੨	ਪੰਨੇ੮੦	ਇਕਗਾਵਤਰਹੇਮਨਿ	੪
ਪੰਨੇ੭੬	ਮਾਤਾਮਤਿਪਿਤਾਸੰ	੩	ਪੰਨੇ੮੦	ਮਨੁਮਾਰੇਧਾਤੁਮਰਿਜਾ	੫
ਪੰਨੇ੭੬	ਪਉਣੈਪਾਣੀਅਗਨੀ	੪	ਪੰਨੇ੮੦	ਹਉਮੈਵਿਚਿਸਭੁਜਗੁ	੬
ਪੰਨੇ੭੬	ਸੁਣਿਸੁਣਿਬੂਝੈਮਾ	੫	ਪੰਨੇ੮੦	ਸੋਕਿਉਵਿਸਰੈਜਿਸਕੇ	੭
ਪੰਨੇ੭੭	ਜਾਤੋਜਾਇਕਹਾਤੇ	੬	ਪੰਨੇ੮੦	ਤੂੰਅਕਥੁਕਿਉਕਥਿਆ	੮
ਪੰਨੇ੭੭	ਕਾਮੁਕ੍ਰੋਧੁਮਾਇਆ	੭	ਪੰਨੇ੮੦	ਏਕਸੁਤੇਸਭਿਰੂਪਹਹਿ	੯
ਪੰਨੇ੭੭	ਉਲਟਿਓਕਮਲੁ	੮	ਪੰਨੇ੮੦	ਮਨਮੁਖਿਸੂਤਾਮਾਇਆ	੧੦

ਪਨੇ੮੧	ਸਚਾਅਮਰੁਸਚਾਪਾ	੧੧	ਪਨੇ੮੪	ਜਿਸੁਮਿਲਿਐਮਨਿ	੧੪
ਪਨੇ੮੧	ਜਿਨਾਗੁਰਮੁਖਿਧਿਆ	੧੨	ਪਨੇ੮੫	ਹਰਿਦਇਆਪ੍ਰਭਿ	੧੫
ਪਨੇ੮੧	ਗੁਰਸੇਵਾਜੁਗਚਾਰੇ	੧੩	ਪਨੇ੮੫	ਜਗਜੀਵਨਅਪ	੧੬
ਪਨੇ੮੧	ਸਤਿਗੁਰੁਮਿਲੈਵਡ	੧੪	ਪਨੇ੮੫	ਕਰਹੁਕ੍ਰਿਪਾਜਗਜੀ	੧੭
ਪਨੇ੮੧	ਜੈਸੀਧਰਤੀਊਪਰਿਮੇ	੧੫	ਪਨੇ੮੫	ਤੁਮਦਇਆਲਸ	੧੮
ਪਨੇ੮੧	ਸਭੁਜਗੁਕਾਲੈਵਸਿ	੧੬	ਪਨੇ੮੫	ਮੇਰੇਮਨਸੋਪ੍ਰਭੁਸਦਾ	੧੯
ਪਨੇ੮੨	ਪੇਈਅੜੈਦਿਨਚਾਰਿ	੧੭	ਪਨੇ੮੬	ਹਮਰੇਪ੍ਰਾਨਵਸਗਤਿ	੨੦
ਪਨੇ੮੨	ਸਤਿਗੁਰਤੇਗਿਆਨੁ	੧੮	ਪਨੇ੮੬	ਇਹੁਮਨੁਆਖਿਨੁਨ	੨੧
	ਗਉੜੀਗੁਆਰੇਰੀਮਹਲਾ੪		ਪਨੇ੮੬	ਕਾਮਿਕਰੋਧਿਨਗਰੁ	੨੨
	ਚਉਪਦੇ		ਪਨੇ੮੬	ਇਸੁਗੜ੍ਹਮਹਿਹਰਿ	੨੩
ਪਨੇ੮੨	ਪੰਡਿਤੁਸਾਸਤਸਿਮਿ	੧	ਪਨੇ੮੬	ਹਰਿਹਰਿਅਰਥਿਸ	੨੪
ਪਨੇ੮੨	ਨਿਰਗੁਣਕਥਾਕਥਾ	੨	ਪਨੇ੮੬	ਹਮਅਹੰਕਾਰੀਅ	੨੫
ਪਨੇ੮੨	ਮਾਤਾਪ੍ਰੀਤਿਕਰੇਪੁਤੁ	੩	ਪਨੇ੮੭	ਗੁਰਮਤਿਬਾਜੈਸ	੨੬
ਪਨੇ੮੨	ਭੀਖਕਪ੍ਰੀਤਿਭੀਖ	੪	ਪਨੇ੮੭	ਗੁਰਮੁਖਿਜੀਉਜ	੨੭
ਪਨੇ੮੩	ਸਤਿਗੁਰਸੇਵਾਸਫ	੫	ਪਨੇ੮੭	ਆਉਸਖੀਗੁਣਕ	੨੮
ਪਨੇ੮੩	ਹਰਿਆਪੇਜੋਗੀਡੰ	੬	ਪਨੇ੮੭	ਮਨਮਾਹੀਮਨਮਾਹੀ	੨੯
ਪਨੇ੮੩	ਸਾਹੁਹਮਾਰਾਤੂੰਧਣੀ	੭	ਪਨੇ੮੭	ਚੋਜੀਮੇਰੇਗੋਵਿੰਦਾ	੩੦
ਪਨੇ੮੩	ਜਿਉਜਨਨੀਗਰਭੁ	੮	ਪਨੇ੮੮	ਮੋਹਰਿਨਮੋਹਰਿਬਿ	੩੧
ਪਨੇ੮੩	ਕਿਰਸਾਣੀਕਿਰਸਾ	੯	ਪਨੇ੮੮	ਮੇਰਾਬਿਰਹੀਨਾਮੁਮਿ	੩੨
ਪਨੇ੮੩	ਨਿਤਦਿਨਸੁਰਾਤਿ	੧੦			
ਪਨੇ੮੪	ਹਮਰੈਮਨਿਚਿਤਿ	੧੧		ਰਾਗੁਗਉੜੀਗੁਆਰੇਰੀਮਹਲਾ੫	
ਪਨੇ੮੪	ਕੰਚਨਨਾਰੀਮਹਿਜੀ	੧੨	ਪਨੇ੮੮	ਕਿਨਿਬਿਧਿਕੁਸਲੁ	੧
ਪਨੇ੮੪	ਜਿਉਜਨਨੀਸੁਤੁਜ	੧੩	ਪਨੇ੮੮	ਕਿਉਭ੍ਰਮੀਐਭ੍ਰਮੁ	੨

ਪਨੇ੮੮	ਕਈਜਨਮਭਏ	੩	ਪਨੇ੯੨	ਜੀਅਜੁਗਤਿਜਾਕੈ	੨੬ ੬
ਪਨੇ੮੯	ਕਰਮਭੂਮਿਮਹਿ	੪	ਪਨੇ੯੩	ਗੁਰਪਰਸਾਦਿਨਾਮਿ	੨੭
ਪਨੇ੮੯	ਗੁਰਕਾਬਚਨੁਸ	੫	ਪਨੇ੯੩	ਹਸਤਪੁਨੀਤਹੋਹਿ	੨੮
ਪਨੇ੮੯	ਜਿਨਿਕੀਤਾਮਾਟੀ	੬	ਪਨੇ੯੩	ਜੋਪਰਾਇਓਸੋਈ	੨੯
ਪਨੇ੮੯	ਤਿਸਕੀਸਰਣਿਨਾ	੭	ਪਨੇ੯੩	ਕਲਿਜੁਗਮਹਿਮਿ	੩੦
ਪਨੇ੮੯	ਸੁਣਿਹਰਿਕਥਾਉ	੮	ਪਨੇ੯੩	ਹਮਧਨਵੰਤਭਾਗ	੩੧
ਪਨੇ੮੯	ਅਗਲੇਮੁਏਸਿਪਾ	੯	ਪਨੇ੯੩	ਡਰਿਡਰਿਮਰਤੇਜ	੩੨
ਪਨੇ੯੦	ਅਨਿਕਜਤਨਨਹੀ	੧੦	ਪਨੇ੯੩	ਜਾਕਾਮੀਤੁਸੁਆ	੩੩
ਪਨੇ੯੦	ਬਹੁਤੁਦਰਬੁਕਰਿਮ	੧੧	ਪਨੇ੯੩	ਜਾਕੈਦੁਖੁਸੁਖੁਸਮ	੩੪
ਪਨੇ੯੦	ਬਹੁਰੰਗਮਾਇਆ	੧੨	ਪਨੇ੯੪	ਅਗਮਰੂਪਕਾਮਨ	੩੫
ਪਨੇ੯੦	ਪਾਣੀਜਾਣੈਇਹੁਤਨੁ	੧੩	ਪਨੇ੯੪	ਕਵਨਰੂਪੁਤੇਰਾਆ	੩੬
ਪਨੇ੯੦	ਤਉਕਿਰਪਾਤੇਮਾਰ	੧੪	ਪਨੇ੯੪	ਆਪਨਤਨੁਨਹੀਜਾ	੩੭
ਪਨੇ੯੧	ਆਨਰਸਾਜੇਤੇਤੈਚਾ	੧੫	ਪਨੇ੯੪	ਗੁਰਕੇਚਰਣਊਪਰਿ	੩੮
ਪਨੇ੯੧	ਮਨੁਮੰਦਰੁਤਨੁਸਾਜੀ	੧੬	ਪਨੇ੯੪	ਰੇਮਨਮੇਰੇਤੂੰਤਾਕਉ	੩੯
ਪਨੇ੯੧	ਰੈਣਿਦਿਨਸੁਰਹੈ	੧੭	ਪਨੇ੯੪	ਮੀਤੁਕਰੈਸੋਈਹਮਾਂ	੪੦
ਪਨੇ੯੧	ਤੂੰਮੇਰਾਸਖਾਤੂੰਹੀ	੧੮	ਪਨੇ੯੪	ਜਾਕਉਤੁਮਭਏਸਮ	੪੧
ਪਨੇ੯੧	ਬਿਆਪਤਹਰਖ	੧੯	ਪਨੇ੯੪	ਦੁਲਭਦੇਹਪਾਈਵਡ	੪੨
ਪਨੇ੯੧	ਨੈਨਹੁਨੀਦਪਰਾਦ੍ਰਿ	੨੦	ਪਨੇ੯੪	ਕਾਕੀਮਾਈਕਾਕੋਬਾਪ	੪੩
ਪਨੇ੯੨	ਜਾਕੈਵਸਿਖਾਨਸੁਲ	੨੧	ਪਨੇ੯੪	ਵਡੇਵਡੇਜੋਦੀਸਹਿਲੋ	੪੪
ਪਨੇ੯੨	ਸਤਿਗੁਰਦਰਸਨਿ	੨੨	ਪਨੇ੯੫	ਪੂਰਾਮਾਰਗੁਪੂਰਾਇਸ	੪੫
ਪਨੇ੯੨	ਸਾਧਸੰਗਿਜਪਿ	੨੩	ਪਨੇ੯੫	ਸੰਤਕੀਧੂਰਿਮਿਟੇਅ	੪੬
ਪਨੇ੯੨	ਬੰਧਨਤੋੜਿਬੋ	੨੪	ਪਨੇ੯੫	ਹਰਿਗੁਣਜਪਤਕਮ	੪੭
ਪਨੇ੯੨	ਜਿਸੁਮਨਿਵਸੈ	੨੫	ਪਨੇ੯੫	ਏਕਸੁਸਿਉਜਾਕਾਮਨੁ	੪੮

			ਪੰਨੇ ੯੭	ਰਾਮਰੰਗੁਕਦੇਉਤ	੭੨
ਪੰਨੇ ੯੫	ਨਾਮੁਭਗਤਕੈਪ੍ਰਨ	੪੯	ਪੰਨੇ ੯੭	ਸਿਮਰਤਸੁਆਮੀ	੭੩
ਪੰਨੇ ੯੫	ਸੰਤਪ੍ਰਸਾਦਿਹਰਿ	੫੦	ਪੰਨੇ ੯੭	ਹਰਿਚਰਣੀਜਾਕ	੭੪
ਪੰਨੇ ੯੫	ਕਰਕਰਿਟਹਲਰ	੫੧	ਪੰਨੇ ੯੭	ਹਰਿਸਿਮਰਤਸਭਿ	੭੫
ਪੰਨੇ ੯੫	ਜਾਕਉਅਪਨੀਕਿ	੫੨	ਪੰਨੇ ੯੮	ਜਿਸਕਾਦੀਆਪੇ	੭੬
ਪੰਨੇ ੯੫	ਛਾਡਿਸਿਆਨਪਬ	੫੩	ਪੰਨੇ ੯੮	ਪ੍ਰਭਕੇਚਰਨਮਨਮਾ	੭੭
ਪੰਨੇ ੯੫	ਰਾਖਿਲੀਆਗੁਰਿ	੫੪	ਪੰਨੇ ੯੮	ਖਾਦਾਪੈਨਦਾਮੂਕਰਿ	੭੮
ਪੰਨੇ ੯੫	ਅਨਿਕਰਸਾਖਾਏ	੫੫	ਪੰਨੇ ੯੮	ਅਪਨੇਲੋਭਕਉਕੀ	੭੯
ਪੰਨੇ ੯੬	ਕਲਿਕਲੇਸਗੁਰ	੫੬	ਪੰਨੇ ੯੮	ਕੋਟਿਬਿਘਨਹਿਰੇਖਿ	੮੦
ਪੰਨੇ ੯੬	ਸਾਧਸੰਗਿਤਾਕੀ	੫੭	ਪੰਨੇ ੯੮	ਕਰਿਕਿਰਪਾਭੇਟੇਗੁਰ	੮੧
ਪੰਨੇ ੯੬	ਸੂਕੇਹਰੇਕੀਏਖਿ	੫੮	ਪੰਨੇ ੯੮	ਬਿਖੈਰਾਜਤੇਅੰਧੁਲਾ	੮੨
ਪੰਨੇ ੯੬	ਤਾਪਗਏਪਾਈਪ੍ਰ	੫੯	ਪੰਨੇ ੯੮	ਆਠਪਹਰਸੰਗੀਬ	੮੩
ਪੰਨੇ ੯੬	ਭਲੋਦਿਨਸਭਲੋ	੬੦	ਪੰਨੇ ੯੮	ਥਾਤੀਪਾਈਹਰਿਕੋ	੮੪
ਪੰਨੇ ੯੬	ਗੁਰਕਾਸਬਦੁਰਾਖੁ	੬੧	ਪੰਨੇ ੯੮	ਜਲਿਥਲਿਮਹੀ	੮੫
ਪੰਨੇ ੯੬	ਜਿਸੁਸਿਮਰਤਦੂ	੬੨	ਪੰਨੇ ੯੯	ਹਰਿਹਰਿਨਾਮਿਮਜ	੮੬
ਪੰਨੇ ੯੬	ਭੈਮਹਿਰਚਿਓਸਭੁ	੬੩	ਪੰਨੇ ੯੯	ਪਉਸਰਣਾਈਜਿਨਿ	੮੭
ਪੰਨੇ ੯੬	ਤੁਮਰੀਕ੍ਰਿਪਤੇਜਪੀ	੬੪	ਪੰਨੇ ੯੯	ਬਾਹਰਿਰਾਖਿਓਰਿਦੈ	੮੮
ਪੰਨੇ ੯੬	ਕਵਣਬਿਨਾਜੈਸੇਥੋ	੬੫	ਪੰਨੇ ੯੯	ਧੰਨੁਇਹੁਥਾਨੁਗੋਵਿ	੮੯
ਪੰਨੇ ੯੬	ਤੂੰਸਮਰਥੁਤੂੰਹੈਮੇ	੬੬	ਪੰਨੇ ੯੯	ਜੋਪ੍ਰਾਣੀਗੋਵਿਦੁਧਿ	੯੦
ਪੰਨੇ ੯੭	ਤਾਕਾਦਰਸੁਪਾਈ	੬੭	ਪੰਨੇ ੯੯	ਹਰਿਕੇਦਾਸਸਿਉਸਾ	੯੧
ਪੰਨੇ ੯੭	ਹਰਿਸਿਮਰਤਤੇਰੀ	੬੮	ਪੰਨੇ ੯੯	ਸਾਮਤਿਨਿਰਮਲ	੯੨
ਪੰਨੇ ੯੭	ਹਿਰਦੈਚਰਨਕਮਲ	੬੯	ਪੰਨੇ ੯੯	ਐਸੀਪ੍ਰੀਤਿਗੋਵਿ	੯੩
ਪੰਨੇ ੯੭	ਗੁਰਜੀਕੇਦਰਸਨ	੭੦	ਪੰਨੇ ੯੯	ਰਾਮਰਸਾਇਣਿਜੋ	੯੪
ਪੰਨੇ ੯੭	ਕਰੈਦੁਹਕਰਮਦਿਖਾ	੭੧			

ਪੰਨੇ ੯੯	ਨਿਤਪ੍ਰਤਿਨਾਵਣੁ	੯੫	ਪੰਨੇ ੧੦੨	ਕਵਨਗੁਨਪਾਨਪ	੧੧੮
ਪੰਨੇ ੯੯	ਸੋਕਿਛੁਕਰਿਜਿ	੯੬	ਪੰਨੇ ੧੦੨	ਪ੍ਰਭਮਿਲਬੇਕਉਪ੍ਰੀ	੧੧੯
ਪੰਨੇ ੧੦੦	ਜੀਵਤਛਾਡਿਜਾ	੯੭	ਪੰਨੇ ੧੦੨	ਨਿਕਸੁਰੇਪੰਖੀਸਿਮ	੧੨੦
ਪੰਨੇ ੧੦੦	ਗਰੀਬਾਉਪਰਿ	੯੮	ਪੰਨੇ ੧੦੨	ਹਰਿਪੇਖਨਕਉਸਿ	੧੨੧
ਪੰਨੇ ੧੦੦	ਮਧਜਭੂਠਾਕੀ	੯੯	ਪੰਨੇ ੧੦੨	ਕਿਨਬਿਧਿਮਿਲੈਗੁ	੧੨੨
ਪੰਨੇ ੧੦੦	ਜਨਕੀਧੂਰਿਮਨ	੧੦੦	ਪੰਨੇ ੧੦੩	ਐਸੋਪਰਚਉਪਾਇ	੧੨੩
ਪੰਨੇ ੧੦੦	ਜੀਵਨਪਦਵੀ	੧੦੧	ਪੰਨੇ ੧੦੩	ਅਉਧਘਟੈਦਿਨਸੁ	੧੨੪
ਪੰਨੇ ੧੦੦	ਸਾਂਤਿਭਈਗੁਰ	੧੦੨	ਪੰਨੇ ੧੦੩	ਰਾਖੁਪਿਤਾਪ੍ਰਭਮੇਰੇ	੧੨੫
ਪੰਨੇ ੧੦੦	ਨੇਤ੍ਰਪਰਗਾਸੁ	੧੦੩	ਪੰਨੇ ੧੦੩	ਓਹੁਅਬਿਨਾਸੀਰਾ	੧੨੬
ਪੰਨੇ ੧੦੦	ਧਨੁਓਹੁਮਸਤ	੧੦੪	ਪੰਨੇ ੧੦੩	ਛੋਡਿਛੋਡਿਰੇਬਿਖਿ	੧੨੭
ਪੰਨੇ ੧੦੦	ਤੂੰਹੈਮਸਲਤਿ	੧੦੫	ਪੰਨੇ ੧੦੩	ਤੁਝਬਿਨੁਕਵਨੁਧਮਾ	੧੨੮
ਪੰਨੇ ੧੦੦	ਸਤਿਗੁਰੁਪੂਰਾ	੧੦੬	ਪੰਨੇ ੧੦੩	ਤੁਝਬਿਨੁਕਵਨੁਰੀਝਾ	੧੨੯
ਪੰਨੇ ੧੦੦	ਧੋਤੀਖੋਲਿਵਿ	੧੦੭	ਪੰਨੇ ੧੦੪	ਮਿਲਹੁਪਿਆਰੇਜੀਆ	੧੩੦
ਪੰਨੇ ੧੦੧	ਥਿਰੁਘਰਿਬੈਸ	੧੦੮	ਪੰਨੇ ੧੦੪	ਹਉਤਾਕੈਬਲਿਹਾਰੀ	੧੩੧
ਪੰਨੇ ੧੦੧	ਹਰਿਸੰਗਿਰਾਤੇ	੧੦੯	ਪੰਨੇ ੧੦੪	ਜੋਗਜੁਗਤਿਸੁਨਿਆ	੧੩੨
ਪੰਨੇ ੧੦੧	ਉਦਮੁਕਰਤਸੀ	੧੧੦	ਪੰਨੇ ੧੦੪	ਅਨੂਪਪਦਾਰਥੁਨਾਮੁ	੧੩੩
ਪੰਨੇ ੧੦੧	ਕੋਟਿਮਜਨਕੀ	੧੧੧	ਪੰਨੇ ੧੦੪	ਦਾਇਆਮਾਇਆਕਰਿ	੧੩੪
ਪੰਨੇ ੧੦੧	ਸਿਮਰਿਸਿਮਰਿ	੧੧੨	ਪੰਨੇ ੧੦੪	ਤੁਮਹਰਿਸੇਤੀਰਾਤੇਸੰਤ	੧੩੫
ਪੰਨੇ ੧੦੧	ਅਪਨੇਸੇਵਕਕ	੧੧੩	ਪੰਨੇ ੧੦੪	ਸਹਜਿਸਮਾਇਓਦੇਵ	੧੩੬
ਪੰਨੇ ੧੦੧	ਰਾਮਕੋਬਲੁਪੂਰਨ	੧੧੪	ਪੰਨੇ ੧੦੫	ਪਾਰਬ੍ਰਹਮਪੂਰਨਪਰਮੇ	੧੩੭
ਪੰਨੇ ੧੦੧	ਭੁਜਬਲਬੀਰਬ੍ਰ	੧੧੫	ਪੰਨੇ ੧੦੫	ਹਰਿਹਰਿਕਬਹੂਨਮਨ	੧੩੮
ਪੰਨੇ ੧੦੨	ਦਯਗੁਸਾਈਮੀਤੁ	੧੧੬	ਪੰਨੇ ੧੦੫	ਸੁਖੁਨਾਹੀਰੇਹਰਿਭਗ	੧੩੯
ਪੰਨੇ ੧੦੨	ਹੈਕੋਈਰਾਮਪਿ	੧੧੭	ਪੰਨੇ ੧੦੫	ਮਨਧਰਤਰਬੇਹਰਿਨਾ	੧੪੦

ਪੰਨੇ੧੦੫	ਦੀਬਾਨੁਹਮਾਰੋਤੂ	੧੪੧	ਪੰਨੇ੧੦੮	ਹਰਿਬਿਨੁਅਵਰ	੧੬੪
ਪੰਨੇ੧੦੫	ਜੀਅਰੇਓਲ੍ਹਾਨਾਮ	੧੪੨	ਪੰਨੇ੧੦੮	ਮਾਧਉਹਰਿਹਰਿ	੧੬੫
ਪੰਨੇ੧੦੫	ਬਾਰਨੈਬਲਿਹਾਰਨੈ	੧੪੩	ਪੰਨੇ੧੦੮	ਦੀਨਦਇਆਲ	੧੬੬
ਪੰਨੇ੧੦੫	ਹਰਿਹਰਿਹਰਿਆ	੧੪੪	ਪੰਨੇ੧੦੮	ਆਉਹਮਾਰੈਰਾਮ	੧੬੭
ਪੰਨੇ੧੦੬	ਮਨਰਾਮਨਾਮਗੁਨ	੧੪੫	ਪੰਨੇ੧੦੮	ਸੁਣਿਸੁਣਿਸਾਜਨ	੧੬੮
ਪੰਨੇ੧੦੬	ਰਸਨਾਜਪੀਐਏਕੋ	੧੪੬	ਪੰਨੇ੧੦੯	ਤੂੰਮੇਰਾਬਹੁਮਾਣੁ	੧੬੯
ਪੰਨੇ੧੦੬	ਜਾਕਉਬਿਸਰੈਰਾ	੧੪੭	ਪੰਨੇ੧੦੯	ਦੂਖਭੰਜਨੁਤੇਰਾਨਾਮੁ	੧੭੦
ਪੰਨੇ੧੦੬	ਗਰਬੁਬਡੋਮੂਲੁਇ	੧੪੮	ਪੰਨੇ੧੦੯	ਹਰਿਰਾਮਰਾਮਰਾਮਰਾ	੧੭੧
ਪੰਨੇ੧੦੬	ਮੋਹਿਦਾਸਰੋਠਾਕੁ	੧੪੯	ਪੰਨੇ੧੦੯	ਮੀਠੇਹਰਿਗੁਣਗਾਉ	੧੭੨
ਪੰਨੇ੧੦੬	ਹੈਕੋਈਐਸਾਹਉ	੧੫੦		ਰਾਗੁਗਉੜੀਮਹਲਾ ੯	
ਪੰਨੇ੧੦੬	ਚਿੰਤਾਮਣਿਕਰੁਣਾ	੧੫੧	ਪੰਨੇ੧੦੯	ਸਾਧੋਮਨਕਾਮਾਨੁਤਿ	੧
ਪੰਨੇ੧੦੬	ਮੇਰੇਮਨਸਰਣਿਪ੍ਰਭੂ	੧੫੨	ਪੰਨੇ੧੦੯	ਸਾਧੋਰਚਨਾਰਾਮਬਨਾ	੨
ਪੰਨੇ੧੦੬	ਮੇਰੇਮਨਗੁਰੁਗੁਰੁਗੁਰੁ	੧੫੩	ਪੰਨੇ੧੦੯	ਪ੍ਰਾਨੀਕਉਹਰਿਜਸੁਮ	੩
ਪੰਨੇ੧੦੬	ਤ੍ਰਿਸਨਾਬਿਰਲੇਹੀ	੧੫੪	ਪੰਨੇ੧੦੯	ਸਾਧੋਇਹੁਮਨੁਗਹਿ	੪
ਪੰਨੇ੧੦੭	ਸਭਹੂਕੋਰਸੁਹਰਿ	੧੫੫	ਪੰਨੇ੧੧੦	ਸਾਧੋਗੋਬਿੰਦਕੇਗੁ	੫
ਪੰਨੇ੧੦੭	ਗੁਨਕੀਰਤਿਨਿਧਿ	੧੫੬	ਪੰਨੇ੧੧੦	ਕੋਊਮਾਈਭੂਲਿਓ	੬
ਪੰਨੇ੧੦੭	ਮਾਤੋਹਰਿਰੰਗਿਮਾਤੋ	੧੫੭	ਪੰਨੇ੧੧੦	ਸਾਧੋਰਾਮਸਰਨਿਬਿ	੭
ਪੰਨੇ੧੦੭	ਹਰਿਨਾਮੁਲੇਹੁਮੀਤ	੧੫੮	ਪੰਨੇ੧੧੦	ਮਨਰੇਕਹਾਭਇਓ	੮
ਪੰਨੇ੧੦੭	ਪਾਇਓਬਾਲਬੁਧਿ	੧੫੯	ਪੰਨੇ੧੧੦	ਨਰਅਚੇਤਪਾਪਤੇ	੯
ਪੰਨੇ੧੦੭	ਭਾਵਨੁਤਿਆਗਿਓ	੧੬੦		ਰਾਗੁਗਉੜੀਗੁਆਰੇਰੀਮਹ	
ਪੰਨੇ੧੦੭	ਪਾਇਆਲਾਲੁਰਤ	੧੬੧		ਲਾ੧ ਅਸਟਪਦੀਆ	
ਪੰਨੇ੧੦੭	ਉਬਰਤਰਾਜਾਰਾਮ	੧੬੨	ਪੰਨੇ੧੧੦	ਨਿਧਿਸਿਧਿਨਿਰਮ	੧
ਪੰਨੇ੧੦੮	ਮੋਕਉਇਹਬਿਧਿ	੧੬੩	ਪੰਨੇ੧੧੦	ਮਨੁਕੁੰਚਰੁਕਾਇਆ	੨

ਪੰਨੇ੧੧੧	ਨਾਮਨੁਮਰੈਨਕਾਰਜੁ	੩	ਪੰਨੇ੧੧੬	ਤ੍ਰੈਗੁਣਵਖਾਣੈਭਰਮੁ	੬
ਪੰਨੇ੧੧੧	ਹਉਮੈਕਰਤਿਆਨ	੪	ਪੰਨੇ੧੧੬	ਨਾਮੁਅਮੋਲਕੁਗੁਰਮੁ	੭
ਪੰਨੇ੧੧੧	ਦੂਜੀਮਾਇਆਜਗ	੫	ਪੰਨੇ੧੧੬	ਮਨਹੀਮਨੁਸਵਾਰਿਆ	੮
ਪੰਨੇ੧੧੧	ਅਧਿਆਤਮਕਰਮ	੬	ਪੰਨੇ੧੧੬	ਸਤਿਗੁਰਤੇਜੋਮੁਹਫੇ	੯
ਪੰਨੇ੧੧੧	ਖਿਮਾਗਹੀਬ੍ਰਤੁਸੀ	੭		ਰਾਗੁਗਉੜੀਪੂਰਬੀਮਹਲਾ੪	
ਪੰਨੇ੧੧੨	ਐਸੋਦਾਸੁਮਿਲੈਸੁਖੁ	੮		ਕਰਹਲੇ	
ਪੰਨੇ੧੧੨	ਬ੍ਰਹਮੈਗਰਬੁਕੀਆ	੯	ਪੰਨੇ੧੧੭	ਕਰਹਲੇਮਨਪਰਦੇਸੀ	੧
ਪੰਨੇ੧੧੨	ਚੋਆਚੰਦਨੁਅੰਕਿ	੧੦	ਪੰਨੇ੧੧੭	ਮਨਕਰਹਲਾਵੀਚਾ	੨
ਪੰਨੇ੧੧੨	ਸੇਵਾਏਕਨਜਾਨਸਿ	੧੧		ਰਾਗੁਗਉੜੀਗੁਆਰੇਰੀਮਹਲਾ	
ਪੰਨੇ੧੧੩	ਹਠੁਕਰਿਮਰੈਨਲੇ	੧੨		੫ ਅਸਟਪਦੀਆ	
ਪੰਨੇ੧੧੩	ਹਉਮੈਕਰਤਭੇਖੀਨ	੧੩	ਪੰਨੇ੧੧੭	ਜਬਇਹੁਮਨਮਹਿ	੧
ਪੰਨੇ੧੧੩	ਪ੍ਰਥਮੇਬ੍ਰਹਮਾਕਾਲੈ	੧੪	ਪੰਨੇ੧੧੮	ਗੁਰਸੇਵਾਤੇਨਾਮੇਲਾ	੨
ਪੰਨੇ੧੧੩	ਬੋਲਹਿਸਾਚੁਮਿਥਿ	੧੫	ਪੰਨੇ੧੧੮	ਗੁਰਕਾਸਬਦੁਰਿਦਾਂ	੩
ਪੰਨੇ੧੧੪	ਗਾਮਨਮਿਚਿਤੂਰਾ	੧੬	ਪੰਨੇ੧੧੮	ਪ੍ਰਥਮੇਗਰਭਵਾਸਤੇਟ	੪
ਪੰਨੇ੧੧੪	ਜਿਉਗਾਈਕਉਗੋ	੧੭	ਪੰਨੇ੧੧੯	ਜੋਇਸੁਮਾਰੇਸੋਈਸੂਰਾ	੫
ਪੰਨੇ੧੧੪	ਗੁਰਪਰਸਾਦੀਬੂਝਿ	੧੮	ਪੰਨੇ੧੧੯	ਹਰਿਸਿਉਜੁਰੈਤਸਭ	੬
	ਰਾਗੁਗਉੜੀਗੁਆਰੇਰੀਮਹ		ਪੰਨੇ੧੧੯	ਬਿਨੁਸਿਮਰਨਜੈਸੇ	੭
	ਲਾ ੩ ਅਸਟਪਦੀਆ		ਪੰਨੇ੧੧੯	ਗੁਰਕੈਬਚਨਿਮੋਹਿ	੮
ਪੰਨੇ੧੧੪	ਮਨਕਾਸੂਤਕੁਦੂਜਾ	੧	ਪੰਨੇ੧੨੦	ਤਿਸੁਗੁਰਕਉਸਿਮਰ	੯
ਪੰਨੇ੧੧੫	ਗੁਰਮੁਖਿਸੇਵਾਪ੍ਰਾ	੨	ਪੰਨੇ੧੨੦	ਮਿਲੁਮੇਰੇਗੋਬਿੰਦਅ	੧੦
ਪੰਨੇ੧੧੫	ਇਸੁਜੁਗਕਾਧਰਮੁ	੩	ਪੰਨੇ੧੨੦	ਆਦਿਮਧਿਜੋਅੰਤਿ	੧੧
ਪੰਨੇ੧੧੫	ਬ੍ਰਹਮਾਮੂਲੁਵੇਦ	੪	ਪੰਨੇ੧੨੦	ਖੋਜਤਫਿਰੇਅਸੰਖਅੰ	੧੨
ਪੰਨੇ੧੧੫	ਬ੍ਰਹਮਾਵੇਦੁਪੜੈਵ	੫	ਪੰਨੇ੧੨੦	ਨਾਰਾਇਣਹਰਿਰੰਗਰੰਗੋ	੧੩

ਪੰਨੇ੧੨੦	ਹਰਿਹਰਿਗੁਰਗੁਰ	੧੪
ਪੰਨੇ੧੨੧	ਰੰਗਸੰਗਿਬਿਖਿਆ	੧੫
	ਰਾਗੁਗਉੜੀਪੂਰਬੀਛੰਤਮਹਲਾ੧	
ਪੰਨੇ੧੨੧	ਮੁੰਧਰੈਣਿਦੁਹੇਲੜੀ	੧
ਪੰਨੇ੧੨੧	ਸੁਣਿਨਾਹਪ੍ਰਭੂਜੀਉ	੨
	ਰਾਗੁਗਉੜੀਪੂਰਬੀਛੰਤਮਹਲਾ੩	
ਪੰਨੇ੧੨੨	ਸਾਧਨਬਿਨਉਕਰੇ	੧
ਪੰਨੇ੧੨੨	ਪਿਰਬਿਨੁਖਰੀਨਿਮਾ	੨
ਪੰਨੇ੧੨੨	ਕਾਮਣਿਹਰਿਰਸਿਬੇਧੀ	੩
ਪੰਨੇ੧੨੩	ਮਾਇਆਸਰੁਸਬਲੁ	੪
ਪੰਨੇ੧੨੩	ਗੁਰਕੀਸੇਵਾਕਰਿਪਿਰ	੫
	ਰਾਗੁਗਉੜੀਛੰਤਮਹਲਾ੫	
ਪੰਨੇ੧੨੩	ਮੇਰੈਮਨਿਬੈਰਾਗੁਭਾਇ	੧
ਪੰਨੇ੧੨੪	ਮੋਹਨਤੇਰੇਊਚੇਮੰਦਰ	੨
ਪੰਨੇ੧੨੪	ਪਤਿਤਅਸੰਖਪੁਨੀ	੩
ਪੰਨੇ੧੨੪	ਸੁਣਿਸਖੀਏਮਿਲਿ	੪
	ਗਉੜੀਬਾਵਨਅਖਰੀਮਹਲਾ੫	
ਪੰਨੇ੧੨੫	ਗੁਰਦੇਵਮਾਤਾਗੁਰਦੇਵ	੧
	ਗਉੜੀਸੁਖਮਨੀਮਃ੫	
ਪੰਨੇ੧੩੧	ਆਦਿਗੁਰਏਨਮਹ	੨
ਪੰਨੇ੧੪੮	ਜਲਿਥਲਿਮਹੀਅ	੩
	ਥਿਤੀਗਉੜੀਮਹਲਾ੫	

	ਗਉੜੀਕੀਵਾਰਮਹਲਾ੪	
ਪੰਨੇ੧੫੦	ਤੂਸਚਾਸਾਹਿਬੁਸਚੁਹੈ	੧
	ਗਉੜੀਕੀਵਾਰਮਹਲਾ੫	
ਪੰਨੇ੧੫੯	ਹਰਿਹਰਿਨਾਮੁਜੋਜਨੁਜਪੈ	੨
	ਰਾਗੁਗਉੜੀਭਗਤਾਂਕੀਬਾਣੀ	
	ਕਬੀਰਜੀਕੇਚਉਪਦੇ	
ਪੰਨੇ੧੬੨	ਅਬਮੋਹਿਜਲਤਰਾ	੧
ਪੰਨੇ੧੬੨	ਮਾਧਉਜਲਕੀਪਿਆ	੨
ਪੰਨੇ੧੬੨	ਜਬਹਮਏਕੋਏਕੁਕਰਿ	੩
ਪੰਨੇ੧੬੨	ਨਗਨਫਿਰਤਜੌਪਾਈ	੪
ਪੰਨੇ੧੬੨	ਸੰਧਿਆਪ੍ਰਾਤਇਸਨਾਨੁ	੫
ਪੰਨੇ੧੬੨	ਕਿਆਜਪੁਕਿਆਤਪੁ	੬
ਪੰਨੇ੧੬੨	ਗਰਭਵਾਸਮਹਿਕੁ	੭
ਪੰਨੇ੧੬੩	ਅੰਧਕਾਰਸੁਖਿਕਬ	੮
ਪੰਨੇ੧੬੩	ਜੋਤਿਕੀਜਾਤਿਜਾਤਿ	੯
ਪੰਨੇ੧੬੩	ਜੋਜਨਪਰਮਿਤਿਪ	੧੦
ਪੰਨੇ੧੬੩	ਉਪਜੈਨਿਪਜੈਨਿਪ	੧੧
ਪੰਨੇ੧੬੩	ਅਵਰਮੂਏਕਿਆ	੧੨
ਪੰਨੇ੧੬੩	ਅਸਥਾਵਰਜੰਗਮ	੧੩
ਪੰਨੇ੧੬੩	ਐਸੋਅਚਰਜੁਦੇਖਿ	੧੪
ਪੰਨੇ੧੬੩	ਜਿਉਜਲਛੋਡਿਬਾ	੧੫
ਪੰਨੇ੧੬੩	ਚੋਆਚੰਦਨੁਮਰਦਨ	੧੬
ਪੰਨੇ੧੬੩	ਜਮਤੇਉਲਟਿਭਏਹੈ	੧੭

ਪੰਨੇ੧੬੪	ਪਿੰਡਿਮੂਐਜੀਉਕਿ	੧੮
ਪੰਨੇ੧੬੪	ਕੰਚਨਸਿਉਪਾਈਐ	੧੯
ਪੰਨੇ੧੬੪	ਜਿਹਮਰਨੈਸਭੁਜਗ	੨੦
ਪੰਨੇ੧੬੪	ਕਤਨਹੀਠਉਰਮੂਲੁਕ	੨੧
ਪੰਨੇ੧੬੪	ਜਾਕੈਹਰਿਸਾਠਾਕੁਰੁਭ	੨੨
ਪੰਨੇ੧੬੪	ਬਿਨੁਸਤਸਤੀਹੋਇਕੈ	੨੩
ਪੰਨੇ੧੬੪	ਬਿਖਿਆਬਿਆਪਿਆ	੨੪
ਪੰਨੇ੧੬੪	ਜਿਹਕੁਲਿਪੂਤੁਨਗਿ	੨੫
ਪੰਨੇ੧੬੪	ਜੋਜਨਲੇਹਿਖਸਮਕਾ	੨੬
ਪੰਨੇ੧੬੪	ਗਗਨਿਰਸਾਲਚੁਐ	੨੭
ਪੰਨੇ੧੬੪	ਮਨਕਾਸੁਭਾਉਮਨਹਿ	੨੮
ਪੰਨੇ੧੬੫	ਓਇਜੁਦੀਸਹਿਅੰਬ	੨੯
ਪੰਨੇ੧੬੫	ਬੇਦਕੀਪੁਤ੍ਰੀਸਿੰਮ੍ਰਿਤਿ	੩੦
ਪੰਨੇ੧੬੫	ਦੇਇਮੁਹਾਰਲਗਾਮੁਪ	੩੧
ਪੰਨੇ੧੬੫	ਜਿਹਮੁਖਿਪਾਚਉਅੰ	੩੨
ਪੰਨੇ੧੬੫	ਆਪੇਪਾਵਕੁਆਪੇਪ	੩੩
ਪੰਨੇ੧੬੫	ਨਾਮੈਜੋਗਧਿਆਨਚਿ	੩੪
ਪੰਨੇ੧੬੫	ਜਿਹਸਿਰਿਰਚਿਰਚਿ	੩੫
	ਰਾਗੁਗਉੜੀਗੁਆਰੇਰੀ	
	ਅਸਟਪਦੀਕਬੀਰਜੀਕੀ	
ਪੰਨੇ੧੬੫	ਸੁਖੁਮਾਗਤਦੁਖੁਆ	੩੬
ਪੰਨੇ੧੬੫	ਅਹਿਨਿਸਿਏਕਨਾਮ	੩੭
ਪੰਨੇ੧੬੫	ਰੇਜੀਅਨਿਲਜਲਾ	੩੮

ਪੰਨੇ੧੬੬	ਕਉਨੁਕੋਪੂਤੁਪਿਤਾਕੋ	੩੯
ਪੰਨੇ੧੬੬	ਅਬਮੋਕਉਭਏਰਾਜਾ	੪੦
ਪੰਨੇ੧੬੬	ਜਲਿਹੈਸੂਤਕੁਥਲਿਹੈ	੪੧
ਪੰਨੇ੧੬੬	ਝਗਰਾਏਕੁਨਿਬੇਰਹੁ	੪੨
ਪੰਨੇ੧੬੬	ਦੇਖੌਭਾਈਗਿਆਨਕੀਆ	੪੩
ਪੰਨੇ੧੬੬	ਹਰਿਜਸੁਸੁਨਹਿਨਹਰਿ	੪੪
ਪੰਨੇ੧੬੬	ਜੀਵਤਪਿਤਰਨਮਾਨੈਕੋ	੪੫
ਪੰਨੇ੧੬੬	ਜੀਵਤਮਰੈਮਰੈਫੁਨਿਜੀ	੪੬
ਪੰਨੇ੧੬੭	ਉਲਟਤਪਵਨਚਕ੍ਰਖਟ	੪੭
ਪੰਨੇ੧੬੭	ਤਹਪਾਵਸਸਿੰਧੁਧੂਪਨ	੪੮
ਪੰਨੇ੧੬੭	ਪਾਪੁਪੁੰਨੁਦੁਇਬੈਲਬਿਸਾ	੪੯
ਪੰਨੇ੧੬੭	ਪੇਵਕੜੈਦਿਨਚਾਰਿਹੈਸਾ	੫੦
ਪੰਨੇ੧੬੭	ਜੋਗੀਕਹਹਿਜੋਗੁਭਲਮੀ	੫੧
ਪੰਨੇ੧੬੭	ਜਾਹਕਛੁਅਹਾਤਹਕਿਛੁ	੫੨
ਪੰਨੇ੧੬੭	ਸੁਰਤਿਸਿਮ੍ਰਿਤਿਦੁਇਕੰ	੫੩
ਪੰਨੇ੧੬੭	ਗਜਨਵਗਜਦਸਗਜ	੫੪
ਪੰਨੇ੧੬੮	ਏਕਜੋਤਿਏਕਾਮਿਲੀਕਿੰ	੫੫
ਪੰਨੇ੧੬੮	ਜੇਤੇਜਤਨਕਰਤਤੇਡੂਬੇ	੫੬
ਪੰਨੇ੧੬੮	ਕਾਲਬੂਤਕੀਹਸਤਨੀ	੫੭
ਪੰਨੇ੧੬੮	ਅਗਨਿਨਦਹੈਪਵਨੁਨ	੫੮
ਪੰਨੇ੧੬੮	ਜਿਉਕਪਿਕੇਕਰਮੁਸਟਿ	੫੯
ਪੰਨੇ੧੬੮	ਪਾਨੀਮੈਲਾਮਾਟੀਗੋਰੀ	੬੦
ਪੰਨੇ੧੬੮	ਰਾਮਜਪਉਜੀਅਐਸੇ	੬੧

ਪੰਨੇ੧੬੯	ਜੋਨਿਛਾਡਿਜਉਜ	੬੨
ਪੰਨੇ੧੬੯	ਸੁਰਗਬਾਸੁਨਬਾਛੀ	੬੩
ਪੰਨੇ੧੬੯	ਰੇਮਨਤੇਰੋਕੋਇਨਹੀ	੬੪
ਪੰਨੇ੧੬੯	ਪੰਥੁਨਿਹਾਰੈਕਾਮਨੀ	੬੫
ਪੰਨੇ੧੬੯	ਆਸਪਾਸਘਨਤੁਰਸੀ	੬੬
ਪੰਨੇ੧੬੯	ਬਿਪਲਬਸਤ੍ਰਕੇਤੇਹੈਪ	੬੭
ਪੰਨੇ੧੬੯	ਮਨਰੇਛਾਡੁਭਰਮੁਪ੍	੬੮
ਪੰਨੇ੧੬੯	ਫੁਰਮਾਨੁਤੇਰਾਸਿਰੈਊਪ	੬੯
ਪੰਨੇ੧੬੯	ਲਖਚਉਰਾਸੀਹਜੀ	੭੦
ਪੰਨੇ੧੬੯	ਨਿੰਦਉਨਿੰਦਉਮੋਕਉ	੭੧
ਪੰਨੇ੧੭੦	ਰਾਜਾਰਾਮਤੂੰਐਸਾਨਿਰ	੭੨
ਪੰਨੇ੧੭੦	ਖਟਨੇਮਕਰਿਕੋਠੜੀਬਾਂ	੭੩
ਪੰਨੇ੧੭੦	ਮਾਈਮੋਹਿਅਵਰੁਨਜਾ	੭੪
	ਰਾਗੁਗਉੜੀਪੂਰਬੀਬਾਵਨਅ	
	ਖਰੀਕਬੀਰਜੀਕੀ	
ਪੰਨੇ੧੭੦	ਬਾਵਨਅਛਰਲੋਕ	੧
	ਰਾਗੁਗਉੜੀਥਿਤੀਕਬੀਰਜੀ	
ਪੰਨੇ੧੭੧	ਪੰਦ੍ਰਹਥਿਤੀਸਤਵਾਰ	੨
	ਰਾਗੁਗਉੜੀਵਾਰਕਬੀਰਜੀ	
ਪੰਨੇ੧੭੨	ਬਾਰਬਾਰਹਰਿਕੇਗੁਨ	੩
	ਰਾਗੁਗਉੜੀਚੇਤੀਬਾਣੀਨਾਮਦੇਉ	
	ਜੀਉਕੀ੧	
ਪੰਨੇ੧੭੨	ਦੇਵਾਪਾਹਨਤਾਰੀਅਲੇ	੧
	ਰਾਗੁਗਉੜੀਗੁਆਰੇਰੀਰਵਿਦਾਸ	
	ਜੀਕੇਪਦੇ੧	
ਪੰਨੇ੧੭੩	ਮੇਰੀਸੰਗਤਿਪੋਚਸੋਚ	੧
ਪੰਨੇ੧੭੩	ਬੇਗਮਪੁਰਾਸਹਰਕੋ	੨
ਪੰਨੇ੧੭੩	ਘਟਅਵਘਟਡੂਗਰ	੩
ਪੰਨੇ੧੭੩	ਕੂਪੁਭਰਿਓਜੈਸੇਦਾਦ	੪
ਪੰਨੇ੧੭੩	ਸਤਿਜੁਗਿਸਤੁਤੇਤਾਜਗੀ	੫
	੩੯੪ ਜੁਮਲਾ	
	੧ੴਸਤਿਗੁਰਪ੍ਰਸਾਦਿ੧	
	ਤਤਕਰਾਰਾਗਆਸਾਕਾ੧	
ਪੰਨੇ੧੭੪	ਰਾਗੁਆਸਾਮਹਲਾ੧	
ਪੰਨੇ੧੭੪	ਸੋਦਰੁਤੇਰਾਕੇਹਾਸੋਘਰੁ	੧
ਪੰਨੇ੧੭੪	ਸੋਪੁਰਖੁਨਿਰੰਜਨੁਹਰਿ	੨
ਪੰਨੇ੧੭੪	ਸੁਣਿਵਡਾਆਖੈਸਭ	੧
ਪੰਨੇ੧੭੫	ਆਖਾਜੀਵਾਵਿਸਰੈ	੨
ਪੰਨੇ੧੭੫	ਜੇਦਰਿਮਾਂਗਤੁਕੂਕਕਰੇ	੩
ਪੰਨੇ੧੭੫	ਤਾਲਮਦੀਰੇਘਟਕੇਘਾ	੪
ਪੰਨੇ੧੭੫	ਜੇਤਾਸਬਦੁਸੁਰਤਿਧੁ	੫
ਪੰਨੇ੧੭੫	ਵਾਜਾਮਤਿਪਖਾਵਜੁ	੬
ਪੰਨੇ੧੭੫	ਪਉਣਉਪਾਇਧਰੀਸ	੭
ਪੰਨੇ੧੭੫	ਕਰਮਕਰਤੂਤਿਬੇਲਿ	੮
ਪੰਨੇ੧੭੬	ਮੈਗੁਣਗਲਾਕੇਸਿਰਿ	੯

ਪੰਨੇ੧੭੬	ਕਰਿਕਿਰਪਾਅਪਨੈ	੧੦
ਪੰਨੇ੧੭੬	ਗਿਹੁਬਨੁਸਮਸਰਿਸ	੧੧
ਪੰਨੇ੧੭੬	ਏਕੋਸਰਵਰੁਕਮਲਅ	੧੨
ਪੰਨੇ੧੭੬	ਗੁਰਮਤਿਸਾਚੀਹੁਜਤਿ	੧੩
ਪੰਨੇ੧੭੬	ਜੇਤਿਨਿਕੀਆਸੋਸਚੁ	੧੪
ਪੰਨੇ੧੭੭	ਇਕਿਆਵਹਿਇਕਿ	੧੫
ਪੰਨੇ੧੭੭	ਨਿਵਿਨਿਵਿਪਾਇਲ	੧੬
ਪੰਨੇ੧੭੭	ਕਿਸਕਉਕਹਹਿਸੁਣ	੧੭
ਪੰਨੇ੧੭੭	ਕੋਈਭੀਖਕੁਭੀਖਿਆ	੧੮
ਪੰਨੇ੧੭੭	ਦੁਧਬਿਨੁਧੇਨੁਪੰਖਬਿਨੁ	੧੯
ਪੰਨੇ੧੭੭	ਕਾਇਆਬ੍ਰਹਮਾਮਨੁਹੈ	੨੦
ਪੰਨੇ੧੭੮	ਸੇਵਕੁਦਾਸੁਭਗਤੁਜ	੨੧
ਪੰਨੇ੧੭੮	ਕਾਚੀਗਾਗਰਿਦੇਹਿ	੨੨
ਪੰਨੇ੧੭੮	ਮੋਹੁਕੁਟੰਬੁਮੋਹੁਸਭ	੨੩
ਪੰਨੇ੧੭੮	ਆਪਿਕਰੇਸਚੁਅਲ	੨੪
ਪੰਨੇ੧੭੮	ਵਿਦਿਆਵੀਚਾਰੀਤਾਂ	੨੫
ਪੰਨੇ੧੭੮	ਏਕਨਭਰੀਆਗੁਣਕ	੨੬
ਪੰਨੇ੧੭੯	ਪੇਵਕੜੈਧਨਖਰੀਇ	੨੭
ਪੰਨੇ੧੭੯	ਨਕਿਸਕਾਪੂਤੁਨਕਿਸ	੨੮
ਪੰਨੇ੧੭੯	ਤਿਤੁਸਰਵਰੜੈਭਈ	੨੯
ਪੰਨੇ੧੭੯	ਛਿਅਘਰਛਿਅਗੁਰ	੩੦
ਪੰਨੇ੧੭੯	ਲਖਲਸਕਰਲਖਵ	੩੧
ਪੰਨੇ੧੭੯	ਦੀਵਾਮੇਰਾਏਕੁਨਾਮੁਦ	੩੨
ਪੰਨੇ੧੭੯	ਦੇਵਤਿਆਦਰਸਨਕੈਤ	੩੩
ਪੰਨੇ੧੭੯	ਭੀਤਰਿਪੰਚਗੁਪਤਮਨਿ	੩੪
ਪੰਨੇ੧੮੦	ਮਨੁਮੋਤੀਜੇਗਹਣਾਹੋਵੈ	੩੫
ਪੰਨੇ੧੮੦	ਕੀਤਾਹੋਵੈਕਰੇਕਰਾਇਆ	੩੬
ਪੰਨੇ੧੮੦	ਗੁਰਕਾਸਬਦੁਮਨੈਮਹਿ	੩੭
ਪੰਨੇ੧੮੦	ਗੁਰੁਕਰਿਗਿਆਨੁਧਿਆ	੩੮
ਪੰਨੇ੧੮੦	ਖੁਰਾਸਾਨਖਸਮਾਨਾਕੀਆ	੩੯
ਪੰਨੇ੧੮੦	ਰਾਗੁਆਸਾਮਹਲਾ੩	
ਪੰਨੇ੧੮੦	ਹਰਿਦਰਸਨੁਪਾਵੈਵਡ	੧
ਪੰਨੇ੧੮੧	ਸਬਦਿਮੁਆਵਿਚਹੁ	੨
ਪੰਨੇ੧੮੧	ਸਤਿਗੁਰਵਿਚਿਵਡੀ	੩
ਪੰਨੇ੧੮੧	ਮੇਰਾਪ੍ਰਭੁਸਾਚਾਗਹਿਰ	੪
ਪੰਨੇ੧੮੧	ਦੂਜੈਭਾਇਲਗੇਦੁਖੁਪ	੫
ਪੰਨੇ੧੮੧	ਮਨਮੁਖਮਰਹਿਮਰਿਮ	੬
ਪੰਨੇ੧੮੧	ਲਾਲੈਆਪਣੀਜਾਤਿ	੭
ਪੰਨੇ੧੮੨	ਮਨਮੁਖਿਝੂਠੋਝੂਠੁਕਮਾ	੮
ਪੰਨੇ੧੮੨	ਭਗਤਿਰਤਾਜਨੁਸਹਜਿ	੯
ਪੰਨੇ੧੮੨	ਗੁਰੁਸਾਇਰੁਸਤਿਗੁਰ	੧੦
ਪੰਨੇ੧੮੨	ਸਬਦਿਮਰੈਤਿਸੁਸਦਾ	੧੧
ਪੰਨੇ੧੮੨	ਨਿਰਤਿਕਰੇਬਹੁਵਾਜੇ	੧੨
ਪੰਨੇ੧੮੨	ਹਰਿਕੈਭਾਣੈਸਤਿਗੁਰ	੧੩
	ਆਸਾਮਹਲਾ੪	

			ਪੰਨੇ੧੮੬	ਗੁਨੁਅਵਗਨੁਮੇਰੋਕਛੁ	੭
ਪੰਨੇ੧੮੩	ਤੂੰਕਰਤਾਸਚਿਆਰੁ	੧	ਪੰਨੇ੧੮੬	ਦਾਨੁਦੇਇਕਰਿਪੂਜਾਕ	੮
ਪੰਨੇ੧੮੩	ਕਿਸਹੀਧੜਾਕੀਆ	੨	ਪੰਨੇ੧੮੬	ਦੂਖਰੋਗਭਏਗਤੁਤਨ	੯
ਪੰਨੇ੧੮੩	ਹਿਰਦੈਸੁਣਿਸੁਣਿ	੩	ਪੰਨੇ੧੮੭	ਅਗੜਾਵੈਬਿਲਲਾਵੈ	੧੦
ਪੰਨੇ੧੮੩	ਮੇਰੈਮਨਿਤਨਿਪ੍ਰੇਮੁਨਾਮੁ	੪	ਪੰਨੇ੧੮੭	ਜਉਮੈਕੀਓਸਗਲਸੀ	੧੧
ਪੰਨੇ੧੮੩	ਗੁਣਗਾਵਾਗੁਣਬੋਲੀ	੫	ਪੰਨੇ੧੮੭	ਪ੍ਰਥਮੇਤੇਰੀਨੀਕੀਜਾਤਿ	੧੨
ਪੰਨੇ੧੮੩	ਨਾਮੁਸੁਣੀਨਾਮੋਮਨਿਭਾ	੬	ਪੰਨੇ੧੮੭	ਜੀਵਤਦੀਸੈਤਿਸੁਸਰ	੧੩
ਪੰਨੇ੧੮੪	ਗੁਰਮੁਖਿਹਰਿਹਰਿਵੇ	੭	ਪੰਨੇ੧੮੭	ਪੁਤਰੀਤੇਰੀਬਿਧਿਕਰਿ	੧੪
ਪੰਨੇ੧੮੪	ਹਰਿਹਰਿਨਾਮਕੀਮਨਿ	੮	ਪੰਨੇ੧੮੭	ਇਕਘੜੀਦਿਨਸੁਮੋਕ	੧੫
ਪੰਨੇ੧੮੪	ਹਥਿਕਰਿਤੰਤੁਵਜਾਵੈ	੯	ਪੰਨੇ੧੮੭	ਹਰਿਸੇਵਾਮਹਿਪਰਮਨਿ	੧੬
ਪੰਨੇ੧੮੪	ਕਬਕੋਭਾਲੈਘੁੰਘਰੂ	੧੦	ਪੰਨੇ੧੮੮	ਪ੍ਰਭੁਹੋਇਕ੍ਰਿਪਾਲੁਤਇ	੧੭
ਪੰਨੇ੧੮੪	ਸਤਸੰਗਤਿਮਿਲੀਐ	੧੧	ਪੰਨੇ੧੮੮	ਕਰਿਕਿਰਪਾਹਰਿਪਰਗ	੧੮
ਪੰਨੇ੧੮੪	ਆਇਆਮਰਣੁਧੁਰਾ	੧੨	ਪੰਨੇ੧੮੮	ਜੈਸੇਕਿਰਸਾਣੁਬੋਵੈਕਿ	੧੯
ਪੰਨੇ੧੮੫	ਜਨਮੁਪਦਾਰਥੁਪਾਇ	੧੩	ਪੰਨੇ੧੮੮	ਨਉਨਿਧਿਤੇਰੈਸਗਲ	੨੦
ਪੰਨੇ੧੮੫	ਹਉਅਨਦਿਨੁਹਰਿਨਾ	੧੪	ਪੰਨੇ੧੮੮	ਨਿਕਟਿਜੀਅਕੈਸਦਹੀ	੨੧
ਪੰਨੇ੧੮੫	ਮਾਈਮੇਰੋਪ੍ਰੀਤਮੁਰਾਮੁ	੧੫	ਪੰਨੇ੧੮੮	ਹਰਿਰਸੁਛੋਡਿਹੋਛੈਰਸਿ	੨੨
	ਰਾਗੁਆਸਾਮਹਲਾ੫		ਪੰਨੇ੧੮੮	ਜੀਅਪ੍ਰਾਨਧਨੁਹਰਿਕੋ	੨੩
ਪੰਨੇ੧੮੫	ਜਿਨਿਲਾਈਪ੍ਰੀਤਿ	੧	ਪੰਨੇ੧੮੮	ਅਨਦਬਿਨੋਦਭਰੇਪੁ	੨੪
ਪੰਨੇ੧੮੫	ਸਮੁਤੋਪਰਿਕੀਨੀਵ	੨	ਪੰਨੇ੧੮੮	ਗੁਰਕੈਸਬਦਿਬਨਾਵ	੨੫
ਪੰਨੇ੧੮੫	ਨਿਜਭਗਤੀਸੀਲਵੰ	੩	ਪੰਨੇ੧੮੯	ਬੁਧਿਪ੍ਰਗਾਸਭਈਮ	੨੬
ਪੰਨੇ੧੮੫	ਮਤਾਕਰਉਸੋਪਕਨਿ	੪	ਪੰਨੇ੧੮੯	ਹਰਿਰਸੁਪੀਵਤਸਦ	੨੭
ਪੰਨੇ੧੮੬	ਪ੍ਰਥਮੇਮਤਾਜਿਪਤ੍ਰੀਚ	੫	ਪੰਨੇ੧੮੯	ਕਾਮੁਕ੍ਰੋਧੁਲੋਭੁਮੋਹੁਮਿ	੨੮
ਪੰਨੇ੧੮੬	ਪਰਦੇਸੁਝਾਗਿਸਉਦੇ	੬	ਪੰਨੇ੧੮੯	ਭਈਪਰਾਪਤਿਮਾਨੁਖ	੨੯

ਪੰਨੇ੧੮੯	ਤੁਝਬਿਨੁਅਵਰੁਨ	੩੦	ਪੰਨੇ੧੯੨	ਦੂਖਘਨੇਜਬਹੋਤੇਦੂ	੫੩
ਪੰਨੇ੧੮੯	ਹਰਿਜਨਲੀਨੇਪ੍ਰਭੁ	੩੧	ਪੰਨੇ੧੯੨	ਸਾਚਿਨਾਮਿਮੇਰਾਮਨੁ	੫੪
ਪੰਨੇ੧੮੯	ਅਉਖਧੁਖਾਇਓ	੩੨	ਪੰਨੇ੧੯੨	ਪਾਵਤੁਰਲੀਆਜੋਬ	੫੫
ਪੰਨੇ੧੮੯	ਬਾਂਛਤਨਾਹੀਸੁਬੇ	੩੩	ਪੰਨੇ੧੯੨	ਏਕੁਬਗੀਚਾਪੇਡਘ	੫੬
ਪੰਨੇ੧੮੯	ਸਦਾਸਦਾਆਤਮ	੩੪	ਪੰਨੇ੧੯੩	ਰਾਜਲੀਲਾਤੇਰੈਨਾਮਿ	੫੭
ਪੰਨੇ੧੮੯	ਜਾਕਾਹਰਿਸੁਆਮੀ	੩੫	ਪੰਨੇ੧੯੩	ਤੀਰਥਿਜਾਉਤਹਉਹਉ	੫੮
ਪੰਨੇ੧੮੯	ਕਾਮਕ੍ਰੋਧਮਾਇਆ	੩੬	ਪੰਨੇ੧੯੩	ਘਰਮਹਿਸੁਖੁਬਾਹਰਿਫੁ	੫੯
ਪੰਨੇ੧੯੦	ਤੂਬਿਅੰਤੁਅਵਿਗ	੩੭	ਪੰਨੇ੧੯੩	ਜਪਾਪਠਾਵਹੁਤਪਤਪਜਾ	੬੦
ਪੰਨੇ੧੯੦	ਰਾਜਮਿਲਕਜੋਬਨ	੩੮	ਪੰਨੇ੧੯੩	ਉਠਤਬੈਠਤਸੋਵਤਧਿ	੬੧
ਪੰਨੇ੧੯੦	ਭ੍ਰਮਮਹਿਸੋਈਸਗ	੩੯	ਪੰਨੇ੧੯੩	ਜਾਕੈਸਿਮਰਨਿਸੁਖਨਿ	੬੨
ਪੰਨੇ੧੯੦	ਜੋਤੁਧੁਭਾਵੈਸੋਪਰ	੪੦	ਪੰਨੇ੧੯੩	ਜਿਸੁਨੀਚਕਉਕੋਈਨ	੬੩
ਪੰਨੇ੧੯੦	ਜਨਮਜਨਮਕੀਮਲੁ	੪੧	ਪੰਨੇ੧੯੩	ਏਕੋਏਕੀਨੈਨਨਿਹਾਰਉ	੬੪
ਪੰਨੇ੧੯੦	ਬਾਹਰੁਧੋਇਅੰਤਰੁ	੪੨	ਪੰਨੇ੧੯੩	ਕੋਟਿਜਨਮਕੇਰਹੇਭਵਾ	੬੫
ਪੰਨੇ੧੯੧	ਉਦਮੁਕਰਤਹੋਵੈਮਨੁ	੪੩	ਪੰਨੇ੧੯੪	ਮਿਟੀਤਿਆਸਅਗਿ	੬੬
ਪੰਨੇ੧੯੧	ਅਧਮਚੰਡਾਲੀਭਈ	੪੪	ਪੰਨੇ੧੯੪	ਸਤਿਗੁਰੁਅਪਨਾਸਦ	੬੭
ਪੰਨੇ੧੯੧	ਬੰਧਨਕਾਟਿਬਿਸਾਰੇ	੪੫	ਪੰਨੇ੧੯੪	ਆਪੇਪੇਡੁਬਿਸਥਾਰੀ	੬੮
ਪੰਨੇ੧੯੧	ਜਾਤੂੰਸਾਹਿਬੁਤਾਭਉ	੪੬	ਪੰਨੇ੧੯੪	ਉਕਤਿਸਿਆਨਪਕਛੂ	੬੯
ਪੰਨੇ੧੯੧	ਅੰਮ੍ਰਿਤੁਨਾਮੁਤੁਮਾਰਾ	੪੭	ਪੰਨੇ੧੯੪	ਹਰਿਹਰਿਅਖਰਦੁਇ	੭੦
ਪੰਨੇ੧੯੧	ਆਗੈਹੀਤੇਸਭੁਕਿ	੪੮	ਪੰਨੇ੧੯੪	ਜਿਸਕਾਸਭੁਕਿਛੁਤਿ	੭੧
ਪੰਨੇ੧੯੨	ਤੂੰਵਿਸਰਹਿਤਾਂਸਭੁ	੪੯	ਪੰਨੇ੧੯੪	ਜਉਸੁਪ੍ਰਸੰਨਹੋਇਓਪ੍ਰ	੭੨
ਪੰਨੇ੧੯੨	ਕਰਿਕਿਰਪਾਪ੍ਰਭਅੰ	੫੦	ਪੰਨੇ੧੯੪	ਕਾਮਿਕ੍ਰੋਧਿਅਹੰਕਾਰਿ	੭੩
ਪੰਨੇ੧੯੨	ਮੋਹਮਲਨਨੀਦਤੇ	੫੧	ਪੰਨੇ੧੯੪	ਤੂੰਮੇਰਾਤਰੰਗੁਹਮਮੀਨ	੭੪
ਪੰਨੇ੧੯੨	ਲਾਲੁਚੋਲਨਾਤੈਤ	੫੨	ਪੰਨੇ੧੯੪	ਰੋਵਨਹਾਰੈਝੂਠੁਕਮਾਨਾ	੭੫

ਪੰਨੇ੧੯੫	ਸੋਇਰਹੀਪ੍ਰਭਖਬਰਿਨ	੭੬	ਪੰਨੇ੧੯੮	ਗਾਵਲੇਹਿਤੂਗਾਵਨ	੯੯
ਪੰਨੇ੧੯੫	ਚਰਨਕਮਲਕੀਆਸ	੭੭	ਪੰਨੇ੧੯੮	ਪ੍ਰਭਮੇਮਿਮਟਿਆਤਨ	੧੦੦
ਪੰਨੇ੧੯੫	ਮਤ੍ਰੁਰਿਪਤਨੋਮਿਟੇਜੀ	੭੮	ਪੰਨੇ੧੯੮	ਸਤਿਗੁਰਸਾਚੈਦੀਆ	੧੦੧
ਪੰਨੇ੧੯੫	ਠਾਕੁਰਸਿਉਜਾਕੀਬਨੀ	੭੯	ਪੰਨੇ੧੯੮	ਗੁਰਪੂਰੈਰਾਖਿਆਦੇ	੧੦੨
ਪੰਨੇ੧੯੫	ਜਉਮੈਅਪੁਨਾਸਤਿਗੁਰੁ	੮੦	ਪੰਨੇ੧੯੮	ਮੋਬੰਦਾਬੈਖਰੀਦੁਸ	੧੦੩
ਪੰਨੇ੧੯੫	ਅਨਦਿਨੁਮੂਸਾਲਾਜੁ	੮੧	ਪੰਨੇ੧੯੮	ਸਰਬਸੁਖਾਮੈਭਾਲਿ	੧੦੪
ਪੰਨੇ੧੯੫	ਉਨਕੈਸੰਗਿਤੂਕਰਤੀਕੇ	੮੨	ਪੰਨੇ੧੯੮	ਸਾਈਅਲਖੁਅਪਾ	੧੦੫
ਪੰਨੇ੧੯੫	ਨਾਰਹੁਮਰਤਾਨਾਹਮਡਰਿ	੮੩	ਪੰਨੇ੧੯੯	ਲਾਖਭਗਤਆਰਾ	੧੦੬
ਪੰਨੇ੧੯੫	ਅਨਿਕਭਾਂਤਿਕਰਿਸੇ	੮੪	ਪੰਨੇ੧੯੯	ਹਭੇਥੋਕਵਿਸਾਰਿਹਿ	੧੦੭
ਪੰਨੇ੧੯੬	ਪ੍ਰਭਕੀਪ੍ਰੀਤਿਸਦਾਸੁ	੮੫	ਪੰਨੇ੧੯੯	ਜਿਨਾਨਵਿਸਰੈਨਾਮੁ	੧੦੮
ਪੰਨੇ੧੯੬	ਭੂਪਤਿਹੋਇਕੈਰਾਜੁ	੮੬	ਪੰਨੇ੧੯੯	ਪੂਰਿਰਹਿਆਸ੍ਰਬਠਾ	੧੦੯
ਪੰਨੇ੧੯੬	ਇਨ੍ਹਸਿਉਪ੍ਰੀਤਿਕਰੀ	੮੭	ਪੰਨੇ੧੯੯	ਕਿਆਸੋਵਹਿਨਾਮੁ	੧੧੦
ਪੰਨੇ੧੯੬	ਆਠਪਹਰਨਿਕਟਿਕ	੮੮	ਪੰਨੇ੧੯੯	ਕੋਇਨਕਿਸਹੀਸੰਗਿ	੧੧੧
ਪੰਨੇ੧੯੬	ਸਗਲਸੁਖਜਪਿਏ	੮੯	ਪੰਨੇ੧੯੯	ਜਿਸੁਸਿਮਰਤਦੁਖੁ	੧੧੨
ਪੰਨੇ੧੯੬	ਆਠਪਹਰਉਦਕਇ	੯੦	ਪੰਨੇ੧੯੯	ਗੋਬਿੰਦੁਗੁਣੀਨਿਧਾ	੧੧੩
ਪੰਨੇ੧੯੭	ਜਿਹਪੈਡੈਲੂਟੀਪਨਿ	੯੧	ਪੰਨੇ੨੦੦	ਆਵਹੁਮੀਤਇਕਤ੍ਰ	੧੧੪
ਪੰਨੇ੧੯੭	ਸਾਧੂਸੰਗਿਸਿਖਾਇਓ	੯੨	ਪੰਨੇ੨੦੦	ਉਦਮੁਕੀਆਕਰਾਇ	੧੧੫
ਪੰਨੇ੧੯੭	ਹਰਿਕਾਨਾਮੁਰਿਦੈਨਿਤ	੯੩	ਪੰਨੇ੨੦੦	ਜਾਕਾਠਾਕੁਰੁਤੁਹੀਪ੍ਰਭ	੧੧੬
ਪੰਨੇ੧੯੭	ਸਾਧੂਸੰਗਤਿਤਰਿਆ	੯੪	ਪੰਨੇ੨੦੦	ਜਾਪ੍ਰਭਕੀਹਉਚੇਰੁਲੀ	੧੧੭
ਪੰਨੇ੧੯੭	ਮੀਠੀਆਗਿਆਪਿਰ	੯੫	ਪੰਨੇ੨੦੦	ਸੰਤਾਕੀਹੋਇਦਾਸਰੀ	੧੧੮
ਪੰਨੇ੧੯੭	ਮਾਥੈਤ੍ਰਿਕੁਟੀਦ੍ਰਿਸਟਿ	੯੬	ਪੰਨੇ੨੦੦	ਡੀਗਨਡੋਲਾਤਊਲਉ	੧੧੯
ਪੰਨੇ੧੯੭	ਸਰਬਦੂਖਜਬਬਿਸ	੯੭	ਪੰਨੇ੨੦੦	ਸੁਖਸਹਜਆਨਦੁਘ	੧੨੦
ਪੰਨੇ੧੯੭	ਨਾਮੁਜਪਤਮਨੁਤਨੁਸ	੯੮	ਪੰਨੇ੨੦੦	ਚਿਤਵਉਚਿਤਵਿਸ	੧੨੧

ਪੰਨੇ੨੦੧	ਅੰਤਰਿਗਾਵਉਬਾਹ	੧੨੨	ਪੰਨੇ੨੦੩	ਹਰਿਹਰਿਨਾਮੁਅਮੋਲਾ	੧੪੫
ਪੰਨੇ੨੦੧	ਜਿਸਨੋਤੂੰਅਸਥਿਰੁ	੧੨੩	ਪੰਨੇ੨੦੩	ਆਪੁਨੀਭਗਤਿਨਿਬਾ	੧੪੬
ਪੰਨੇ੨੦੧	ਅਪੁਸਟਬਾਤਤੇਭਈ	੧੨੪	ਪੰਨੇ੨੦੪	ਠਾਕੁਰਚਰਣਸੁਹਾਵੇ	੧੪੭
ਪੰਨੇ੨੦੧	ਰੇਮੂੜ੍ਹੇਲਾਹੇਕਉਤੂ	੧੨੫	ਪੰਨੇ੨੦੪	ਏਕੁਸਿਮਰਿਮਨਮਾਹੀ	੧੪੮
ਪੰਨੇ੨੦੧	ਮਿਥਿਆਸੰਗਿਸੰਗਿ	੧੨੬	ਪੰਨੇ੨੦੪	ਹਰਿਬਿਸਰਤਸੋਮੂਆ	੧੪੯
ਪੰਨੇ੨੦੧	ਨਿਮਖਕਾਮਸੁਆਦ	੧੨੭	ਪੰਨੇ੨੦੪	ਓਹੁਨੇਹੁਨਵੇਲਾ	੧੫੦
ਪੰਨੇ੨੦੨	ਛੁਕਿਕਾਮਨੋਸੋਈ	੧੨੮	ਪੰਨੇ੨੦੪	ਮਿਲੁਰਾਮਪਿਆਰੇਤੁ	੧੫੧
ਪੰਨੇ੨੦੨	ਅਪੁਨੇਸੇਵਕਕੀ	੧੨੯		ਆਸਾਮਹਲਾ੫ ਪੜਤਾਲ	
ਪੰਨੇ੨੦੨	ਨਵੂਆਭੇਖਦਿਖਾ	੧੩੦	ਪੰਨੇ੨੦੪	ਬਿਕਾਰਮਾਇਆਮਾ	੧੫੨
ਪੰਨੇ੨੦੨	ਗੁਰਪ੍ਰਸਾਦਿਮੇਰੈਮ	੧੩੧	ਪੰਨੇ੨੦੪	ਬਾਪਾਰਿਗੋਵਿੰਦਨਾ	੧੫੩
ਪੰਨੇ੨੦੨	ਚਾਰਿਬਰਨਚਉ	੧੩੨	ਪੰਨੇ੨੦੪	ਕੋਊਬਿਖਮਗਾਰਤੋੜੈ	੧੫੪
ਪੰਨੇ੨੦੨	ਨੀਕੀਜੀਅਕੀਹ	੧੩੩	ਪੰਨੇ੨੦੪	ਕਾਮੁਕ੍ਰੋਧੁਲੋਭੁਤਿਆਗੁ	੧੫੫
ਪੰਨੇ੨੦੨	ਹਮਾਰੀਪਿਆਰੀ	੧੩੪	ਪੰਨੇ੨੦੪	ਹਰਖਸੋਗਬੈਰਾਗਆਨੰ	੧੫੬
ਪੰਨੇ੨੦੨	ਨੀਕੀਸਾਧਸੰਗਾ	੧੩੫			
ਪੰਨੇ੨੦੨	ਤਿਆਗਿਸਗਲ	੧੩੬	ਪੰਨੇ੨੦੫	ਗੋਬਿੰਦਗੋਬਿੰਦਕਰਿ	੧੫੭
ਪੰਨੇ੨੦੨	ਜੀਉਮਨੁਤਨੁਪ੍ਰਾਨ	੧੩੭	ਪੰਨੇ੨੦੫	ਮਨਸਾਏਕਮਾਨਿਆਹਾਂ	੧੫੮
ਪੰਨੇ੨੦੩	ਡੋਲਿਡੋਲਿਮਹਾ	੧੩੮	ਪੰਨੇ੨੦੫	ਹਰਿਹਰਿਹਰਿਗੁਨੀਹਾਂ	੧੫੯
ਪੰਨੇ੨੦੩	ਉਦਮੁਕਰਉਕਰਾ	੧੩੯	ਪੰਨੇ੨੦੫	ਏਕਾਓਟਗਹੁਹਾਂ	੧੬੦
ਪੰਨੇ੨੦੩	ਅਗਮਅਗੋਚਰੁ	੧੪੦	ਪੰਨੇ੨੦੫	ਮਿਲਿਹਰਿਜਸੁਗਾਈ	੧੬੧
ਪੰਨੇ੨੦੩	ਸਤਿਗੁਰਬਚਨ	੧੪੧	ਪੰਨੇ੨੦੫	ਕਾਰਨਕਰਨਤੂੰਹਾਂ	੧੬੨
ਪੰਨੇ੨੦੩	ਬਾਵਰਸੋਇਰਹੇ	੧੪੨	ਪੰਨੇ੨੦੫	ਓਇਪਰਦੇਸੀਆਹਾਂ	੧੬੩
ਪੰਨੇ੨੦੩	ਓਹਪ੍ਰੇਮਪਿਰੀ	੧੪੩		ਰਾਗੁਆਸਾਮਹਲਾ੯	
ਪੰਨੇ੨੦੩	ਗੁਰਹਿਦਿਖਾਇਓ	੧੪੪	ਪੰਨੇ੨੦੫	ਬਿਰਥਾਕਹਉਕਉਨਸਿਉ	੧

	ਰਾਗੁਆਸਾਮਹਲਾ੧ ਅਸਟਪਦੀਆ			ਆਸਾਮਹਲਾ੩ ਅਸਟਪਦੀਆ	
ਪੰਨੇ੨੦੬	ਉਤਰਿਅਵਘਟਿਸਰ	੧	ਪੰਨੇ੨੧੧	ਸਾਸਤ੍ਰੁਬੇਦੁਸਿੰਮ੍ਰਿਤਿਸਰੁ	੧
ਪੰਨੇ੨੦੬	ਸਭਿਜਪਸਭਿਤਪਸਭ	੨	ਪੰਨੇ੨੧੨	ਸਤਿਗੁਰਹਮਰਾਭਰਮੁਗਾ	੨
ਪੰਨੇ੨੦੬	ਲੇਖਅਸੰਖਲਿਖਿਲਿਖਿ	੩	ਪੰਨੇ੨੧੨	ਆਸਾਆਸਕਰੇਸਭੁਕੋਈ	੩
ਪੰਨੇ੨੦੬	ਏਕੁਮਰੈਪੰਚੇਮਿਲਿਰੋ	੪	ਪੰਨੇ੨੧੨	ਗੁਰਤੇਸਾਂਤਿਊਪਜੈਜਿਨਿ	੪
ਪੰਨੇ੨੦੭	ਆਪੁਵੀਚਾਰੈਸੁਪਰਖੇ	੫	ਪੰਨੇ੨੧੨	ਸੁਣਿਮਨਮੰਨਿਵਸਾਇਤੂੰ	੫
ਪੰਨੇ੨੦੭	ਗੁਰਮੁਖਿਗਿਆਨੁਧਿਆ	੬	ਪੰਨੇ੨੧੩	ਘਰੈਅੰਦਰਿਸਭੁਵਥੁਹੈ	੬
ਪੰਨੇ੨੦੭	ਗਾਵਹਿਗੀਤਿਚੀਤਿਅ	੭	ਪੰਨੇ੨੧੩	ਆਪੇਆਪੁਪਛਾਣਿਆ	੭
ਪੰਨੇ੨੦੭	ਮਨੁਮੈਗਲੁਸਾਕਤੁਦੇਵ	੮	ਪੰਨੇ੨੧੩	ਦੋਹਾਗਣੀਮਹਲੁਨਪਾਇ	੮
ਪੰਨੇ੨੦੮	ਤਨੁਬਿਨਸੈਧਨੁਕਾਕੋ	੯	ਪੰਨੇ੨੧੩	ਸਚੇਰਤੇਸੇਨਿਰਮਲੇਸਦਾ	੯
ਪੰਨੇ੨੦੮	ਗੁਰੁਸੇਵੇਸੋਠਾਕੁਰੁਜਾਨੈ	੧੦	ਪੰਨੇ੨੧੪	ਸਭਨਾਵੈਨੋਲੋਚਦੀਜੈ	੧੦
ਪੰਨੇ੨੦੮	ਜਿਨਸਿਰਿਸੋਹਨਿਪਟੀ	੧੧	ਪੰਨੇ੨੧੪	ਸਾਚਿਰਤੀਆਸੋਹਾਗ	੧੧
ਪੰਨੇ੨੦੯	ਕਹਾਸੁਖੇਲਤਬੇਲਾ	੧੨	ਪੰਨੇ੨੧੪	ਅੰਮ੍ਰਿਤੁਜਿਨਾਚਖਾਇ	੧੨
ਪੰਨੇ੨੦੯	ਜੈਸੇਗੋਇਲਿਗੋਇ	੧੩	ਪੰਨੇ੨੧੪	ਸਤਿਗੁਰਤੇਗੁਣਊਪਜੈ	੧੩
ਪੰਨੇ੨੦੯	ਚਾਰੇਕੁੰਡਾਢੂਢੀਆ	੧੪	ਪੰਨੇ੨੧੫	ਸਬਦੌਹੀਭਗਤਜਾਪਦੇ	੧੪
ਪੰਨੇ੨੦੯	ਮਨਸਾਮਨਹਿਸਮਾਇ	੧੫	ਪੰਨੇ੨੧੫	ਅਨਰਸਮਾਹਿਭੋਲਾਇ	੧੫
				ਆਸਾਮਹਲਾ੫	
ਪੰਨੇ੨੧੦	ਚਲੇਚਲਣਹਾਰਵਾ	੧੬	ਪੰਨੇ੨੧੫	ਪੰਚਮਨਾਏਪੰਚਰੁਸਾਏ	੧
ਪੰਨੇ੨੧੦	ਕਿਆਜੰਗਲੁਢੂਢੀ	੧੭	ਪੰਨੇ੨੧੫	ਮੇਰੇਮਨਹਰਿਸਿਉਲਾ	੨
ਪੰਨੇ੨੧੦	ਜਿਨੀਨਾਮੁਵਿਸਾਰਿਆ	੧੮		ਆਸਾਮਹਲਾ ਬਿਰਹੜੇ	
ਪੰਨੇ੨੧੦	ਡੂਡੇਠਾਕੁਰਮਾਹਰੋਡੂੜੀ	੧੯	ਪੰਨੇ੨੧੬	ਪਾਰਬ੍ਰਹਮੁਪ੍ਰਭੁਸਿਮ	੧
ਪੰਨੇ੨੧੧	ਕੇਤਾਆਖਣੁਆਖੀਐ	੨੦	ਪੰਨੇ੨੧੬	ਜਨਮਮਰਣਦੁਖੁਕਟੀ	੨
ਪੰਨੇ੨੧੧	ਮਨਰਾਤਉਹਰਿਨਾਇਸ	੨੧	ਪੰਨੇ੨੧੬	ਸਭਬਿਧਿਤੁਮਹੀਜ	੩
ਪੰਨੇ੨੧੧	ਆਵਣਜਾਣਾਕਿਉਰ	੨੨		ਰਾਗੁਆਸਾਮਹਲਾ੧ ਪਟੀ	

ਪੰਨੇ੨੧੬	ਸਸੈਸੋਇਸ੍ਰਿਸਟਿਜਿ	੧	ਪੰਨੇ੨੨੫	ਜਿਨਅੰਤਰਿਹਰਿਹਰਿ	੧੨
ਪੰਨੇ੨੧੭	ਅਯੋਅੰਙੈਸਭੁਜਗਤੁ	੨	ਪੰਨੇ੨੨੬	ਜਿਨਾਭੇਟਿਆਮੇਰਾਪੂਰਾ	੧੩
	ਰਾਗੁਆਸਾਛੰਤਮਹਲਾ੧		ਪੰਨੇ੨੨੬	ਮੇਰੇਮਨਪਰਦੇਸੀ	੧੪
ਪੰਨੇ੨੧੮	ਮੁੰਧਜੋਬਨਿਬਾਲੜੀ	੧		ਰਾਗੁਆਸਾਮਹਲਾ੫ ਛੰਤ	
ਪੰਨੇ੨੧੮	ਅਨਹਦੋਅਨਹਦੁਵ	੨	ਪੰਨੇ੨੨੬	ਅਨਦੋਅਨਦੁਘਣਾ	੧
ਪੰਨੇ੨੧੯	ਮੇਰਾਮਨੋਮੇਰਾਮਨੁਰਤਾ	੩	ਪੰਨੇ੨੨੭	ਅਕਥਾਹਰਿਅਕਥ	੨
ਪੰਨੇ੨੧੯	ਤੂੰਸਭਨੀਥਾਈਜਿਥੈ	੪	ਪੰਨੇ੨੨੭	ਹਰਿਚਰਨਕਮਲਮਨੁ	੩
ਪੰਨੇ੨੧੯	ਤੂੰਸੁਣਿਹਰਿਣਾਕਾਲਿ	੫	ਪੰਨੇ੨੨੭	ਜਾਕਉਭਏਕ੍ਰਿਪਾਲ	੪
	ਆਸਾਮਹਲਾ ੩		ਪੰਨੇ੨੨੮	ਬਨੁਬਨੁਫਿਰਤੀਖੋਜ	੫
ਪੰਨੇ੨੨੦	ਹਮਘਰਿਸਾਚਾਸੋਹਿ	੧	ਪੰਨੇ੨੨੮	ਉਦਮੁਕਰਹੁਵਡਭਾ	੬
ਪੰਨੇ੨੨੦	ਸਾਜਨਮੇਰੇਪ੍ਰੀਤਮਹੁ	੨	ਪੰਨੇ੨੨੯	ਥਿਰੁਸੰਤਨਸੋਹਾਗੁਮਰੈ	੭
	ਰਾਗੁਆਸਾਛੰਤਮਹਲਾ੪		ਪੰਨੇ੨੨੯	ਹਰਿਹਰਿਨਾਮੁਜਪੰਤਿ	੮
ਪੰਨੇ੨੨੧	ਜੀਵਨੋਮੈਜੀਵਨੁਪਾਇ	੧	ਪੰਨੇ੨੨੯	ਪੁਰਖਪਤੇਭਗਵਾਨਤਾ	੯
ਪੰਨੇ੨੨੨	ਝਿਮਿਝਿਮੇਝਿਮਿਝਿ	੨	ਪੰਨੇ੨੩੦	ਸੁਭਚਿੰਤਨਗੋਬਿੰਦਰਮ	੧੦
ਪੰਨੇ੨੨੨	ਹਰਿਹਰਿਕਰਤਾਦੂਖ	੩	ਪੰਨੇ੨੩੦	ਉਠਿਵੰਞੁਵਟਾਊੜਿਆ	੧੧
ਪੰਨੇ੨੨੩	ਸਤਜੁਗਿਸਭੁਸੰਤੋਖ	੪	ਪੰਨੇ੨੩੧	ਵੰਞੁਮੇਰੇਆਲਸਾਹਰਿ	੧੨
ਪੰਨੇ੨੨੩	ਹਰਿਕੀਰਤਿਮਨਿਭਾਈ	੫	ਪੰਨੇ੨੩੧	ਦਿਨੁਰਾਤਿਕਮਾਇਅੜੋ	੧੩
ਪੰਨੇ੨੨੪	ਮਨਨਾਮੁਜਪਾਨਾਹਰਿ	੬	ਪੰਨੇ੨੩੧	ਕਮਲਾਭ੍ਰਮਭੀਤਿਕਮ	੧੪
ਪੰਨੇ੨੨੪	ਵਡਾਮੇਰਾਗੋਵਿੰਦੁਅ	੭		ਆਸਾਕੀਵਾਰਮਹਲਾ੧	
ਪੰਨੇ੨੨੫	ਹਰਿਅੰਮ੍ਰਿਤਭਿੰਨੇਲੋ	੮	ਪੰਨੇ੨੩੨	ਆਪੀਨੈਆਪੁਸਾਜਿ	੧
ਪੰਨੇ੨੨੫	ਗੁਰਮੁਖਿਢੂੰਢਿਢੂਢੇ	੯		ਰਾਗੁਆਸਾਬਾਣੀਭਗਤਾਕੀ	
ਪੰਨੇ੨੨੫	ਹਰਿਅੰਮ੍ਰਿਤਭਗਤਿਭੰ	੧੦		ਕਬੀਰਜੀਉ	
ਪੰਨੇ੨੨੫	ਜਿਨਮਸਤਕਿਧੁਰਿਹਰਿ	੧੧	ਪੰਨੇ੨੩੯	ਗੁਰਚਰਣਲਾਗਿਹ	੧

ਪੰਨੇ੨੩੯	ਗਜਸਾਢੇਤੈਤੈਧੋਤੀਆ	੨	ਪੰਨੇ੨੪੨	ਸਾਸੁਕੀਦੁਖੀਸਸੁਰਕੀ	੨੫
ਪੰਨੇ੨੩੯	ਬਾਪਿਦਿਲਾਸਾਮੇਰੋਕੀ	੩	ਪੰਨੇ੨੪੨	ਹਮਘਰਿਸੂਤੁਤਨਹਿਨਿ	੨੬
ਪੰਨੇ੨੩੯	ਇਕਤੁਪਤਰਿਭਰਿਉ	੪	ਪੰਨੇ੨੪੨	ਜਗਿਜੀਵਨੁਐਸਾਸੁਪ	੨੭
ਪੰਨੇ੨੩੯	ਜੋਗੀਜਤੀਤਪੀਸੰਨਿ	੫	ਪੰਨੇ੨੪੨	ਜਉਮੈਰੂਪਕੀਏਬਹੁਤੇ	੨੮
ਪੰਨੇ੨੩੯	ਫੀਲੁਰਬਾਬੀਬਲਦੁ	੬	ਪੰਨੇ੨੪੨	ਰੋਜਾਧਰੈਮਨਾਵੈਅਲ	੨੯
ਪੰਨੇ੨੩੯	ਬਡੂਆਏਕੁਬਹਤਰਿ	੭	ਪੰਨੇ੨੪੩	ਕੀਓਸਿੰਗਾਰੁਮਿਲਨ	੩੦
ਪੰਨੇ੨੪੦	ਹਿੰਦੂਤੁਰਕਕਹਾਤੇਆਏ	੮	ਪੰਨੇ੨੪੩	ਹੀਰੈਹੀਰਾਬੇਧਿਪਵਨ	੩੧
ਪੰਨੇ੨੪੦	ਜਬਲਗੁਤੇਲੁਦੀਵੇਮੁ	੯	ਪੰਨੇ੨੪੩	ਪਹਿਲੀਕਰੂਪਿਕੁਜਾਤਿ	੩੨
ਪੰਨੇ੨੪੦	ਸਨਕਸਨੰਦਅੰਤੁਨਹੀ	੧੦	ਪੰਨੇ੨੪੩	ਮੇਰੀਬਹੁਰੀਆਕੋਧਨੀ	੩੩
ਪੰਨੇ੨੪੦	ਬਾਤੀਸੂਕੀਤੇਲੁਨਿਖੂਟਾ	੧੧	ਪੰਨੇ੨੪੩	ਰਹੁਰਹੁਰੀਬਹੁਰੀਆ	੩੪
ਪੰਨੇ੨੪੦	ਸੁਤੁਅਪਰਾਧਕਰਤ	੧੨	ਪੰਨੇ੨੪੩	ਕਰਵਤੁਭਲਾਨਕਰ	੩੫
ਪੰਨੇ੨੪੦	ਹਜਹਮਾਰੀਗੋਮਤੀਤੀ	੧੩	ਪੰਨੇ੨੪੩	ਕੋਰੀਕੋਕਾਹੂਮਰਮੁਨ	੩੬
ਪੰਨੇ੨੪੦	ਪਾਤੀਤੋਰੈਮਾਲਿਨੀਪਾ	੧੪	ਪੰਨੇ੨੪੩	ਅੰਤਰਿਮੈਲੁਜੇਤੀਰ	੩੭
ਪੰਨੇ੨੪੦	ਬਾਰਹਬਰਸਬਾਲ	੧੫		ਆਸਾਬਾਣੀਸ੍ਰੀਨਾਮਦੇਉਜੀ	
ਪੰਨੇ੨੪੧	ਕਾਹੂਦੀਨੇਪਾਟਪਟੰਬਰ	੧੬	ਪੰਨੇ੨੪੩	ਏਕਅਨੇਕਬਿਆਪ	੧
ਪੰਨੇ੨੪੧	ਹਮਮਸਕੀਨਖੁਦਾਈ	੧੭	ਪੰਨੇ੨੪੪	ਆਨੀਲੇਕੁੰਭਭਰਾਈ	੨
ਪੰਨੇ੨੪੧	ਗਗਨਨਗਰਿਇਕ	੧੮	ਪੰਨੇ੨੪੪	ਮਨੁਮੇਰੋਗਜੁਜਿਹਬਾ	੩
ਪੰਨੇ੨੪੧	ਸਰਪਨੀਤੇਊਪਰਿਨ	੧੯	ਪੰਨੇ੨੪੪	ਸਾਪੁਕੁੰਚਛੋਡੈਬਿਖੁ	੪
ਪੰਨੇ੨੪੧	ਕਹਾਸੁਆਨਕਉਸਿੰ	੨੦	ਪੰਨੇ੨੪੪	ਪਾਰਬ੍ਰਹਮੁਜਿਚੀਨ	੫
ਪੰਨੇ੨੪੧	ਲੰਕਾਸਾਕੋਟੁਸਮੁੰਦ	੨੧		ਆਸਾਬਾਣੀਸ੍ਰੀਰਵਿਦਾਸਜੀ	
ਪੰਨੇ੨੪੨	ਪਹਿਲਾਪੂਤੁਪਿਛੈਰੀ	੨੨	ਪੰਨੇ੨੪੪	ਮ੍ਰਿਗਮੀਨਭ੍ਰਿੰਗਪਤੰਗ	੧
ਪੰਨੇ੨੪੨	ਬਿੰਦੁਤੇਜਿਨਿਪਿੰਡੁ	੨੩	ਪੰਨੇ੨੪੪	ਸੰਤਤੁਝੀਤਨੁਸੰਗਤਿ	੨
ਪੰਨੇ੨੪੨	ਤਨੁਰੈਨੀਮਨੁਪੁਨਰਪਿ	੨੪	ਪੰਨੇ੨੪੪	ਤੁਮਚੰਦਨਹਮਇਰੰਡ	੩

ਪੰਨੇ੨੪੪	ਕਹਾਭਇਓਜਉਤਨੁ	੪	ਪੰਨੇ੨੪੭	ਨਾਕਾਸੀਮਤਿਊਪਜੈਨਾ	੬
ਪੰਨੇ੨੪੪	ਹਰਿਹਰਿਹਰਿਹਰਿ	੫	ਪੰਨੇ੨੪੭	ਏਕੋਨਮੁਨਿਧਨੁਪੰਡਿਤ	੭
ਪੰਨੇ੨੪੫	ਮਾਟੀਕੋਪੁਤਰਾਕੈਸੇ	੬		ਰਾਗੁਗੂਜਰੀਮਹਲਾ੪	
	ਆਸਾਬਾਣੀਭਗਤਧੰਨੇਜੀ		ਪੰਨੇ੨੪੭	ਹਰਿਕੇਜਨਸਤਿਗੁਰਸ	੧
ਪੰਨੇ੨੪੫	ਭ੍ਰਮਤਫਿਰਤਬਹੁ	੧	ਪੰਨੇ੨੪੭	ਗੋਵਿੰਦੁਗੋਵਿੰਦੁਗੋਵਿੰ	੨
ਪੰਨੇ੨੪੫	ਗੋਬਿੰਦਗੋਬਿੰਦ	੨	ਪੰਨੇ੨੪੭	ਹਰਿਜਨਊਤਮਊਤਮ	੩
ਪੰਨੇ੨੪੫	ਰੇਚਿਤਚੇਤਸਿਕੀਨ	੩	ਪੰਨੇ੨੪੮	ਹੋਹੁਦਇਆਲਮੇਰਾਮ	੪
	ਆਸਾਸੇਖਫਰੀਦਜੀਉਕੀ		ਪੰਨੇ੨੪੮	ਗੁਰਮੁਖਿਸਖੀਸਹੇਲੀ	੫
ਪੰਨੇ੨੪੫	ਦਿਲਹੁਮੁਹਬਤਿ	੧	ਪੰਨੇ੨੪੮	ਜਿਨਸਤਿਗੁਰੁਪੁਰਖੁ	੬
ਪੰਨੇ੨੪੫	ਬੋਲੈਸੇਖਫਰੀਦੁ	੨	ਪੰਨੇ੨੪੮	ਮਾਈਬਾਪਪੁਤ੍ਰਸਭਿਹ	੭
	੩੬੪ ਜੋੜੁ			ਗੂਜਰੀਮਹਲਾ੫	
			ਪੰਨੇ੨੪੮	ਕਾਹੇਰੇਮਨਚਿਤਵਹਿ	੧
	ੴ ਸਤਿਗੁਰਪ੍ਰਸਾਦਿ॥		ਪੰਨੇ੨੪੯	ਕਿਰਿਆਚਾਰਕਰਹਿ	੨
	ਤਤਕਰਾਰਾਗਗੂਜਰੀਕਾ॥		ਪੰਨੇ੨੪੯	ਹਰਿਧਨੁਜਾਪਹਰਿਧ	੩
	ਰਾਗੁਗੂਜਰੀਮਹਲਾ੧		ਪੰਨੇ੨੪੯	ਜਿਸੁਸਿਮਰਤਸਭਿ	੪
ਪੰਨੇ੨੪੬	ਤੇਰਾਨਾਮੁਕਰੀਚਨਣਾ	੧	ਪੰਨੇ੨੪੯	ਮਤਾਕਰੈਪਛਮਕੈਤਾਈ	੫
ਪੰਨੇ੨੪੬	ਨਾਭਿਕਮਲਤੇਬ੍ਰਹ	੨	ਪੰਨੇ੨੪੯	ਨਾਮੁਨਿਧਾਨੁਜਿਨਿਜ	੬
	ਰਾਗੁਗੂਜਰੀਮਹਲਾ੩		ਪੰਨੇ੨੪੯	ਜਿਸੁਮਾਨੁਖਪਹਿਕਰ	੭
ਪੰਨੇ੨੪੬	ਧ੍ਰਿਗੁਇਵੇਹਾਜੀਵ	੧	ਪੰਨੇ੨੫੦	ਪ੍ਰਥਮੇਗਰਭਮਾਤਾਕੇ	੮
ਪੰਨੇ੨੪੬	ਹਰਿਕੀਤੁਮਸੇਵਾਕਰ	੨	ਪੰਨੇ੨੫੦	ਦੁਖਬਿਨਸੇਸੁਖਕੀਆ	੯
ਪੰਨੇ੨੪੬	ਜੁਗਮਾਹਿਨਾਮੁਦੁਲੰ	੩	ਪੰਨੇ੨੫੦	ਪਤਿਤਪਵਿਤ੍ਰਲੀਏਕ	੧੦
ਪੰਨੇ੨੪੬	ਰਾਮਰਾਮਸਭੁਕੋਕਹੈ	੪	ਪੰਨੇ੨੫੦	ਹੈਨਾਹੀਕੋਊਬੂਝਨਹਾਰੋ	੧੧
ਪੰਨੇ੨੪੭	ਤਿਸੁਜਨਸਾਂਤਿਸਦਾ	੫	ਪੰਨੇ੨੫੦	ਮਤਾਮਸੂਰਤਿਅਵਰਸਿ	੧੨

ਪੰਨੇ੨੫੦ ਦਿਨੁਰਾਤੀਆਰਾਧਹੁਪਿ ੧੩
ਪੰਨੇ੨੫੦ ਮੁਨਿਜੋਗੀਸਾਸਤ੍ਰਗਿ ੧੪
ਪੰਨੇ੨੫੦ ਦੁਇਕਰਜੋੜਿਕਰੀਬੇਨੰ ੧੫
ਪੰਨੇ੨੫੧ ਮਾਤਪਿਤਾਭਾਈਸੁਤਬੰ ੧੬
ਪੰਨੇ੨੫੧ ਆਲਜਾਲਭ੍ਰਮਮੋਹ ੧੭
ਪੰਨੇ੨੫੧ ਖਿਨਮਹਿਥਾਪਿਉਥਾ ੧੮
ਪੰਨੇ੨੫੧ ਤੂੰਦਾਤਾਜੀਆਸਭ ੧੯
ਪੰਨੇ੨੫੧ ਕਰਿਕਿਰਪਾਅਪਨ ੨੦
ਪੰਨੇ੨੫੧ ਬ੍ਰਹਮਲੋਕਅਰੁਰੁਦ੍ਰ ੨੧
ਪੰਨੇ੨੫੧ ਅਪਜਸੁਮਿਟੈਹੋਵੈਜ ੨੨
ਪੰਨੇ੨੫੧ ਬਿਸ੍ਵੰਭਰਜੀਅਨਕੋਦਾ ੨੩
ਪੰਨੇ੨੫੧ ਜਨਕੀਪੈਜਸਵਾਰੀਆ ੨੪
ਪੰਨੇ੨੫੧ ਕਬਹੂਹਰਿਸਿਉਚੀਤੁ ੨੫
ਪੰਨੇ੨੫੨ ਰਸਨਾਰਾਮਰਾਮਰਵੰਤ ੨੬
ਪੰਨੇ੨੫੨ ਛਾਡਿਸਗਲਸਿਆ ੨੭
ਪੰਨੇ੨੫੨ ਆਪਨਾਗੁਰੁਸੇਵਸਦ ੨੮
ਪੰਨੇ੨੫੨ ਗੁਰਪ੍ਰਸਾਦੀਪ੍ਰਭੁਧਿਆ ੨੯
ਪੰਨੇ੨੫੨ ਅਹੰਬੁਧਿਬਹੁਸਘਨ ੩੦
ਪੰਨੇ੨੫੨ ਅਰਾਧਿਸ੍ਰੀਧਰਸਫ ੩੧
ਪੰਨੇ੨੫੨ ਤੂੰਸਮਰਥੁਸਰਨਿਕੋਦਾ ੩੨
ਗੂਜਰੀਮਹਲਾ੧
ਅਸਟਪਦੀਆ
ਪੰਨੇ੨੫੩ ਏਕਨਗਰੀਪੰਚਚੋਰਬ ੧
ਪੰਨੇ੨੫੩ ਕਵਨਕਵਨਜਾਚਹਿ ੨
ਪੰਨੇ੨੫੩ ਐਜੀਜਨਮਿਮਰੈਆ ੩
ਪੰਨੇ੨੫੩ ਐਜੀਨਾਹਮਉਤਮ ੪
ਪੰਨੇ੨੫੪ ਭਗਤਿਪ੍ਰੇਮਆਰਾਧਿ ੫
ਗੂਜਰੀਮਹਲਾ੩
ਪੰਨੇ੨੫੪ ਨਿਰਤਿਕਰੀਇਹੁਮ ੧
ਗੂਜਰੀਮਹਲਾ੪
ਪੰਨੇ੨੫੪ ਹਰਿਬਿਨੁਜੀਅਰਹ ੧
ਗੂਜਰੀਮਹਲਾ੫
ਪੰਨੇ੨੫੫ ਰਾਜਨਮਹਿਤੂੰਰਾਜਾ ੧
ਪੰਨੇ੨੫੫ ਨਾਥਨਰਹਰਦੀਨਬੰਧ ੨
ਗੂਜਰੀਕੀਵਾਰਮਹਲਾ੩
ਪੰਨੇ੨੫੬ ਆਪਣਾਆਪੁਉਪਾ ੧
ਗੂਜਰੀਵਾਰਮਹਲਾ੫
ਪੰਨੇ੨੬੦ ਅਕੁਲਨਿਰੰਜਨਪੁਰਖੁ ੧
ਰਾਗੁਗੂਜਰੀਭਗਤਾਕੀਬਾਣੀ
ਪੰਨੇ੨੬੪ ਚਾਰਿਪਾਵਦੁਇਸਿੰ ੧
ਪੰਨੇ੨੬੪ ਮੁਸਿਮੁਸਿਰੋਵੈਕਬੀਰ ੨
ਗੂਜਰੀਸ੍ਰੀਨਾਮਦੇਵਜੀਕੇ
ਪੰਨੇ੨੬੪ ਜੌਰਾਜੁਦੇਹਿਤਕਵਨ ੧
ਪੰਨੇ੨੬੪ ਮਲੈਨਲਾਛੈਪਾਰਮ ੨
ਗੂਜਰੀਸ੍ਰੀਰਵਿਦਾਸਜੀਕੇ
ਪੰਨੇ੨੬੫ ਦੂਧੁਤਬਛਰੈਥਨਹੁ ੧

ਗੂਜਰੀਸ੍ਰੀਤ੍ਰਿਲੋਚਨਜੀ
ਪੰਨੇ੨੬੫ ਅੰਤਰੁਮਲਿਨਿਰਮ ੧
ਪੰਨੇ੨੬੫ ਅੰਤਿਕਾਲਿਜੋਲਛ ੨
ਗੂਜਰੀਸ੍ਰੀਜੈਦੇਵਜੀਉਕਾ
ਪੰਨੇ੨੬੫ ਪਰਮਾਦਿਪੁਰਖਮਨੋ ੧
੬੭ ਜੋੜੁ
ੴ ਸਤਿਗੁਰਪ੍ਰਸਾਦਿ॥
ਤਤਕਰਾਰਾਗੁਦੇਵਗੰਧਾਰੀ
ਰਾਗੁਦੇਵਗੰਧਾਰੀਮਹਲਾ੪
ਪੰਨੇ੨੬੬ ਸੇਵਕਜਨਬਨੇਠ ੧
ਪੰਨੇ੨੬੬ ਮੇਰੋਸੁੰਦਰੁਕਹਹੁਮਿ ੨
ਪੰਨੇ੨੬੬ ਮੇਰੇਮਨਮੁਖਿਹਰਿ ੩
ਪੰਨੇ੨੬੬ ਅਬਹਮਚਲੀਠ ੪
ਪੰਨੇ੨੬੬ ਹਰਿਗੁਣਗਾਵੈਹਉ ੫
ਪੰਨੇ੨੬੬ ਹਰਿਕੇਨਾਮਬਿਨਸੁ ੬
ਦੇਵਗੰਧਾਰੀਮਹਲਾ੫
ਪੰਨੇ੨੬੬ ਮਾਈਗੁਰਚਰਣੀ ੧
ਪੰਨੇ੨੬੬ ਮਾਈਹੋਨਹਾਰਸੋਹੋਈ ੨
ਪੰਨੇ੨੬੬ ਮਾਈਸੁਨਤਸੋਚਭੈ ੩
ਪੰਨੇ੨੬੭ ਮਨਹਰਿਕੀਗਤਿਕਹਿ ੪
ਪੰਨੇ੨੬੭ ਮਨਜਿਉਅਪੁਨੇਪ੍ ੫
ਪੰਨੇ੨੬੭ ਪ੍ਰਭਜੀਤਉਪ੍ਰਸਾਦਿ ੬
ਪੰਨੇ੨੬੭ ਮਨਸਗਲਸਿਆਨ ੭
ਪੰਨੇ੨੬੭ ਹਰਿਪ੍ਰਾਨਪ੍ਰਭੁਸੁਖਦਾ ੮
ਪੰਨੇ੨੬੭ ਸੋਪ੍ਰਭੁਜਤਕਤਪੇਖਿਓ ੯
ਪੰਨੇ੨੬੭ ਹਰਿਰਾਮਨਾਮੁਜਪਿਲਾ ੧੦
ਪੰਨੇ੨੬੭ ਮਨਕਹਅਹੰਕਾਰਿਅਫ ੧੧
ਪੰਨੇ੨੬੭ ਸੋਪ੍ਰਭੁਨੇਰੈਹੂਤੇਨੇਰੈ ੧੨
ਪੰਨੇ੨੬੭ ਮਨਗੁਰਮਿਲਿਨਾਮੁਅ ੧੩
ਪੰਨੇ੨੬੭ ਮਾਈਜੋਪ੍ਰਭਕੇਗੁਨਗਾ ੧੪
ਪੰਨੇ੨੬੮ ਚੰਚਲੁਸੁਪਨੈਹੀਉ ੧੫
ਪੰਨੇ੨੬੮ ਸਰਬਸੁਖਾਗੁਰਚਰ ੧੬
ਪੰਨੇ੨੬੮ ਅਪੁਨੇਹਰਿਪਹਿਬਿਨ ੧੭
ਪੰਨੇ੨੬੮ ਗੁਰਕੇਚਰਨਰਿਦੈਪਰ ੧੮
ਪੰਨੇ੨੬੮ ਮਾਈਪ੍ਰਭਕੇਚਰਨਨਿ ੧੯
ਪੰਨੇ੨੬੮ ਪ੍ਰਭਜੀਉਪੇਖਉਦਰਸੁ ੨੦
ਪੰਨੇ੨੬੮ ਤੇਰਾਜਨੁਰਾਮਰਸਾਇ ੨੧
ਪੰਨੇ੨੬੮ ਮਾਈਗੁਰਬਿਨੁਗਿਆ ੨੨
ਪੰਨੇ੨੬੮ ਠਾਕੁਰਹੋਇਆਪਿਦਇਆ ੨੩
ਪੰਨੇ੨੬੮ ਅਪੁਨੇਸਤਿਗੁਰਪਹਿ ੨੪
ਪੰਨੇ੨੬੯ ਅਨਾਥਨਾਥਪ੍ਰਭਹਮਾ ੨੫
ਪੰਨੇ੨੬੯ ਪ੍ਰਭਇਹੈਮਨੋਰਥੁਸੇ ੨੬
ਪੰਨੇ੨੬੯ ਮੀਤਾਐਸੇਹਰਿਜੀ ੨੭
ਪੰਨੇ੨੬੯ ਦਰਸਨਨਾਮਕਉ ੨੮
ਪੰਨੇ੨੬੯ ਅੰਮ੍ਰਿਤਾਪ੍ਰਿਅਬ ੨੯
ਪੰਨੇ੨੬੯ ਹਰਿਜਪਿਸੇਵਕੁਪਾ ੩੦
ਪੰਨੇ੨੬੯ ਕਰਤਫਿਰੇਬਨਭੇਖ ੩੧

ਪੰਨੇ੨੬੯ ਸੋਪੇਖਿਓਗੀਊਚਾਮੋਹੁ ੩੨
ਪੰਨੇ੨੬੯ ਸੋਬਹੁਬਿਧਿਪੇਖਿਓ ੩੩
ਪੰਨੇ੨੭੦ ਏਕੈਰੇਹਰਿਏਕੈਜਾਨਾ ੩੪
ਪੰਨੇ੨੭੦ ਜਾਨੀਨਜਾਈਤਾਕੀਗਾ ੩੫
ਪੰਨੇ੨੭੦ ਧਿਆਏਗਾਏਕਰਨੈਹਾ ੩੬
ਪੰਨੇ੨੭੦ ਉਲਟੀਰੇਮਨਉਲਟੀ ੩੭
ਪੰਨੇ੨੭੦ ਸਭਦਿਨਕੇਸਮਰਥਪੰ ੩੮
ਰਾਗੁਦੇਵਗੰਧਾਰੀਮਹਲਾ੯
ਪੰਨੇ੨੭੦ ਯਹਮਨੁਨੈਕਨਕਹਿਓ ੧
ਪੰਨੇ੨੭੦ ਸਭਿਕਿਛੁਜੀਵਤਕੋ ੨
ਪੰਨੇ੨੭੦ ਜਗਤਮੈਝੂਠੀਦੇਖੀਪ੍ਰੀ ੩
੪੭ ਜੋੜੁ
੧ਓ ਸਤਿਗੁਰਪ੍ਰਸਾਦਿ
ਤਤਕਰਾਰਾਗਬਿਹਾਗੜੇਕਾ
ਰਾਗੁਬਿਹਾਗੜਾਮਹਲਾ੫
ਪੰਨੇ੨੭੧ ਦੂਤਨਸੰਗਰੀਆਭੁਇ ੧
ਰਾਗੁਬਿਹਾਗੜਾਮਹਲਾ੯
ਪੰਨੇ੨੭੧ ਹਰਿਕੀਗਤਿਨਹਿਕੋਊ ੧
ਰਾਗੁਬਿਹਾਗੜਾਛੰਤਮਹਲਾ੪
ਪੰਨੇ੨੭੧ ਹਰਿਹਰਿਨਾਮੁਧਿਆਈ ੧
ਪੰਨੇ੨੭੧ ਅੰਮ੍ਰਿਤੁਹਰਿਹਰਿਨਾਮੁਹੈ ੨
ਪੰਨੇ੨੭੨ ਜਗਿਸੁਕ੍ਰਿਤੁਕੀਰਤਿਨਾ ੩
ਪੰਨੇ੨੭੨ ਹਉਬਲਿਹਾਰੀਤਿਨਕ ੪

ਪੰਨੇ੨੭੨ ਜਿਨਹਰਿਹਰਿਨਾਮੁਨਚੇ ੫
ਪੰਨੇ੨੭੩ ਸਭਿਜੀਅਤੇਰੇਤੂੰਵਰਤ ੬
ਬਿਹਾਗੜਾਮਹਲਾ੫ ਛੰਤ
ਪੰਨੇ੨੭੩ ਹਰਿਕਾਏਕੁਅਚੰਭਉ ੧
ਪੰਨੇ੨੭੩ ਅਤਿਪ੍ਰੀਤਮਮਨਮੋਹਨਾ ੨
ਪੰਨੇ੨੭੪ ਕਰਿਕਿਰਪਾਪ੍ਰਭੁਰਪਾਰ ੩
ਪੰਨੇ੨੭੪ ਵਧੁਸੁਖੁਰੈਨੜੀਏਪ੍ਰਿ ੪
ਪੰਨੇ੨੭੫ ਹਰਿਚਰਣਸਰੋਵਰਤਹ ੫
ਪੰਨੇ੨੭੫ ਖੋਜਤਸੰਤਫਿਰਹਿਪ੍ਰ ੬
ਪੰਨੇ੨੭੫ ਅਨਕਾਏਰਾਤੜੀਆ ੭
ਪੰਨੇ੨੭੬ ਸੁਨਹੁਬੇਨੰਤੀਆਸੁਆ ੮
ਪੰਨੇ੨੭੬ ਬੋਲਿਸੁਧਰਮੀੜਿਆ ੯
ਬਿਹਾਗੜੇਕੀਵਾਰਮਹਲਾ੪
ਪੰਨੇ੨੭੭ ਸਭਤੇਰੀਤੂਸਭਸਦਾਸਭ ੧
੧੮ ਜੋੜੁ
੧ਓ ਸਤਿਗੁਰਪ੍ਰਸਾਦਿ
ਤਤਕਰਾਰਾਗਵਡਹੰਸਕਾ
ਰਾਗੁਵਡਹੰਸੁਮਹਲਾ੧
ਪੰਨੇ੨੮੧ ਅਮਲੀਅਮਲੁਨਅੰਬ ੧
ਗੁਣਵੰਤੀਗੁਣਵਦੀ
ਪੰਨੇ੨੮੧ ਮੋਰੀਰੁਣਝੁਣਲਾਇਆ ੨
ਵਡਹੰਸੁਮਹਲਾ੩
ਪੰਨੇ੨੮੨ ਮਨਿਮੈਲੈਸਭੁਕਿਛੁਮੈ ੧
ਪੰਨੇ੨੮੨ ਨਦਰੀਸਤਗੁਰੁਸੇਵੀਐ ੨

ਪੰਨੇ੨੮੨ ਮਾਇਆਮੋਹੁਗੁਬਾਰੁਹੈ ੩
ਪੰਨੇ੨੮੨ ਸੋਹਾਗਣੀਸਦਾਮੁਖੁ ੪
ਪੰਨੇ੨੮੨ ਅੰਮ੍ਰਿਤਨਾਮੁਸਦਮੀ ੫
ਪੰਨੇ੨੮੨ ਗੁਰਮੁਖਿਸਚੁਸੰਜਮੁ ੬
ਪੰਨੇ੨੮੩ ਰਸਨਾਹਰਿਸਾਦਿਲਗੀ ੭
ਪੰਨੇ੨੮੩ ਪੂਰੇਗੁਰਤੇਨਾਮੁਪਾਇਆ ੮
ਪੰਨੇ੨੮੩ ਹਉਮੈਨਾਵੈਨਾਲਿਵਿਰੋ ੯
ਪੰਨੇ੨੮੩ ਵਡਹੰਸੁਮਹਲਾ੪
ਪੰਨੇ੨੮੩ ਸੇਜਏਕਏਕੋਪ੍ਰਭੁਠਾਕੁ ੧
ਪੰਨੇ੨੮੩ ਮੇਰਾਹਰਿਪ੍ਰਭੁਸੁੰਦਰੁ ੨
ਪੰਨੇ੨੮੩ ਮੈਮਨਿਵਡੀਆਸਹਰੇ ੩
ਵਡਹੰਸੁਮਹਲਾ੫
ਪੰਨੇ੨੮੪ ਅਤਿਊਚਾਤਾਕਾਦਰ ੧
ਪੰਨੇ੨੮੪ ਧੰਨੁਸੁਵੇਲਾਜਿਤੁਦਰ ੨
ਪੰਨੇ੨੮੪ ਤੂਬੇਅੰਤੁਕੋਵਿਰਲਾ ੩
ਪੰਨੇ੨੮੪ ਅੰਤਰਜਾਮੀਸੋਪ੍ਰਭੁ ੪
ਪੰਨੇ੨੮੪ ਤੂਵਡਦਾਤਾਅੰਤਰਜ ੫
ਪੰਨੇ੨੮੪ ਸਾਧਸੰਗਿਹਰਿਅੰਮ੍ਰਿਤੁ ੬
ਪੰਨੇ੨੮੪ ਵਿਸਰੁਨਾਹੀਪ੍ਰਭਦੀਨ ੭
ਪੰਨੇ੨੮੫ ਤੂਜਾਣਾਇਹਿਤਾਕੋਈ ੮
ਪੰਨੇ੨੮੫ ਮੇਰੈਅੰਤਰਿਲੋਚਾਮਿ ੯
ਵਡਹੰਸੁਮਹਲਾ੩
ਅਸਟਪਦੀਆ

ਪੰਨੇ੨੮੫ ਸਚੀਬਾਣੀਸਚੁਧੁਨਿਸਚੁ ੧
ਪੰਨੇ੨੮੫ ਮਨੂਆਦਹਦਿਸਧਾਵਦਾ ੨
ਵਡਹੰਸੁਮਹਲਾ੧ ਛੰਤ
ਪੰਨੇ੨੮੬ ਕਾਇਆਕੂੜਿਵਿਗਾ ੧
ਪੰਨੇ੨੮੬ ਕਰਹੁਦਇਆਤੇਰਾਨਾਮੁ ੨
ਵਡਹੰਸੁਮਹਲਾ੩ ਛੰਤ
ਪੰਨੇ੨੮੭ ਆਪਣੇਪਿਰਕੈਰੰਗਿ ੧
ਪੰਨੇ੨੮੭ ਗੁਰਮੁਖਿਸਭੁਵਾਪਾਰੁਭ ੨
ਪੰਨੇ੨੮੭ ਮਨਮੇਰਿਆਤੂਸਦਾਸਚੁ ੩
ਪੰਨੇ੨੮੮ ਰਤਨਪਦਾਰਥਵਣਜੀ ੪
ਪੰਨੇ੨੮੮ ਸਚਾਸਉਦਾਹਰਿਨਾਮੁਹੈ ੫
ਪੰਨੇ੨੮੮ ਏਮਨਮੇਰਿਆਆਵਾ ੬
ਵਡਹੰਸੁਮਹਲਾ੪ ਛੰਤ
ਪੰਨੇ੨੮੯ ਮੇਰੈਮਨਿਮੇਰੈਮਨਿਸਤਿ ੧
ਪੰਨੇ੨੮੯ ਹਉਗੁਰਬਿਨੁਹਉਗੁਰ ੨
ਪੰਨੇ੨੯੦ ਹਰਿਸਤਿਗੁਰਹਰਿਸਤਿ ੩
ਪੰਨੇ੨੯੦ ਹਰਿਕਿਰਪਾਹਰਿਕਿਰਪਾ ੪
ਵਡਹੰਸੁਮਹਲਾ੪ ਘੋੜੀਆ
ਪੰਨੇ੨੯੧ ਦੇਹਤੇਜਣਿਜੀਰਾਮਉ ੧
ਪੰਨੇ੨੯੧ ਦੇਹਤੇਜਨੜੀਹਰਿਨਵ ੨
ਰਾਗੁਵਡਹੰਸੁਮਹਲਾ੫ ਛੰਤ
ਪੰਨੇ੨੯੧ ਗੁਰਮਿਲਿਲਧਾਜੀਰਾ ੧
ਪੰਨੇ੨੯੨ ਕਿਆਸੁਣੇਦੇਕੂੜੁਵੰਞ ੨

ਪੰਨੇ੨੯੨ ਪ੍ਰਭਕਰਣਕਾਰਣਸਮ ੩
ਰਾਗੁਵਡਹੰਸੁਮਹਲਾ੧
ਅਲਾਹਣੀਆ॥
ਪੰਨੇ੨੯੩ ਧੰਨੁਸਿਰੰਦਾਸਚਾਪਾਤਿ ੧
ਪੰਨੇ੨੯੩ ਆਵਹੁਮਿਲਹੁਸ ੨
ਪੰਨੇ੨੯੩ ਸਚੁਸਿਰੰਦਾਸਚਾ ੩
ਪੰਨੇ੨੯੪ ਜਿਨਿਜਗੁਸਿਰਜਿ ੪
ਪੰਨੇ੨੯੪ ਬਾਬਾਆਇਆਹੈ ੫
ਵਡਹੰਸੁਮਹਲਾ੩
ਪੰਨੇ੨੯੫ ਪ੍ਰਭੁਸਚੜਾਹਰਿਸਾ ੧
ਪੰਨੇ੨੯੫ ਸੁਣਿਅਹੁਕੰਤਮਹੇ ੨
ਪੰਨੇ੨੯੫ ਰੋਵਹਿਪਿਰਹਿਵਿਛੁੰ ੩
ਪੰਨੇ੨੯੬ ਇਹੁਸਰੀਰੁਜਜਰੀਹੈ ੪
ਵਡਹੰਸਕੀਵਾਰਮਹਲਾ੪
ਪੰਨੇ੨੯੬ ਤੂੰਆਪੇਹੀਆਪਿਆ ੧
ਪੜਜੋੜੁ
੧ੴਸਤਿਗੁਰਪ੍ਰਸਾਦਿ॥
ਤਤਕਰਾਰਾਗਸੋਰਠਿਕਾ॥
ਰਾਗੁਸੋਰਠਿਮਹਲਾ੧
ਪੰਨੇ੩੦੨ ਸਭਿਨਾਮਰਣਾਆਇ ੧
ਪੰਨੇ੩੦੨ ਮਨੁਹਾਲੀਕਿਰਸਾਣੀ ੨
ਪੰਨੇ੩੦੨ ਮਾਇਬਾਪਕੋਬੇਟਾਨੀ ੩
ਪੰਨੇ੩੦੨ ਪੂਰਨੁਧਰਤੀਪੂਰਨੁਪਾਣੀ ੪
ਪੰਨੇ੩੦੨ ਹਉਪਾਪੀਪਤਿਤੁਪਰਮ ੫
ਪੰਨੇ੩੦੩ ਅਲਖਅਪਾਰਅਗੰਮ ੬
ਪੰਨੇ੩੦੩ ਜਿਉਮੀਨਾਬਿਨੁਪਾਣੀਐ ੭
ਪੰਨੇ੩੦੩ ਤੂੰਪ੍ਰਭਦਾਤਾਦਾਨਿਮਤਿਪੂ ੮
ਪੰਨੇ੩੦੩ ਜਿਸੁਜਲਨਿਧਿਕਾਰਣਿ ੯
ਪੰਨੇ੩੦੩ ਅਪਨਾਘਰੁਮੂਸਤਰਾਖਿ ੧੦
ਪੰਨੇ੩੦੩ ਸਰਬਜੀਆਸਿਰਿਲੇਖੁ ੧੧
ਪੰਨੇ੩੦੪ ਜਾਤਿਸੁਭਾਵਤਦਪੀਗਾ ੧੨
ਸੋਰਠਿਮਹਲਾ੩
ਪੰਨੇ੩੦੪ ਸੇਵਕਸੇਵਕਰਹਿਸਭਿ ੧
ਪੰਨੇ੩੦੪ ਭਗਤਿਖਜਾਨਾਭਗਤਨ ੨
ਪੰਨੇ੩੦੪ ਦਾਸਨਿਦਾਸੁਹੋਵੈਤਾਹਰਿ ੩
ਪੰਨੇ੩੦੫ ਹਰਿਜੀਉਤੁਧੁਨੋਸਦਾਸ ੪
ਪੰਨੇ੩੦੫ ਗੁਰਮੁਖਿਭਗਤਿਕਰਹਿ ੫
ਪੰਨੇ੩੦੫ ਸੋਸਿਖੁਸਖਾਬੰਧਪੁਹੈਭਾ ੬
ਪੰਨੇ੩੦੫ ਸਚੀਭਗਤਿਸਤਿਗੁਰਤੇ ੭
ਪੰਨੇ੩੦੬ ਸਤਿਗੁਰਮਿਲਿਐਉਲ ੮
ਪੰਨੇ੩੦੬ ਤਿਹੀਗੁਣੀਤ੍ਰਿਭਵਣ ੯
ਪੰਨੇ੩੦੬ ਸਤਿਗੁਰੁਸੁਖਸਾਗਰੁਜ ੧੦
ਪੰਨੇ੩੦੬ ਬਿਨੁਸਤਿਗੁਰਸੇਵੇਬਹੁ ੧੧
ਪੰਨੇ੩੦੬ ਸਤਿਗੁਰਸੇਵੇਤਾਸਹਜ ੧੨
ਸੋਰਠਿਮਹਲਾ੪

ਪੰਨੇ੩੦੭ ਆਪੇਆਪਿਵਰਤਦਾਪਿ ੧
ਪੰਨੇ੩੦੭ ਆਪੇਅੰਡਜਜੇਰਜਸੇਤ ੨
ਪੰਨੇ੩੦੭ ਆਪੇਹੀਸਭੁਆਪਿਹੈਪਿ ੩
ਪੰਨੇ੩੦੭ ਆਪੇਕੰਡਾਆਪਿਤਰਾਜੀ ੪
ਪੰਨੇ੩੦੭ ਆਪੇਸ੍ਰਿਸਟਿਉਪਾਇਦਾ ੫
ਪੰਨੇ੩੦੮ ਆਪੇਸੇਵਲਾਇਦਾਪਿ ੬
ਪੰਨੇ੩੦੮ ਅਨਿਕਜਨਮਵਿਛੁੜੇ ੭
ਪੰਨੇ੩੦੮ ਹਰਿਸਿਉਪ੍ਰੀਤਿਅੰਤਰੁ ੮
ਪੰਨੇ੩੦੮ ਅਚਰੁਚਰੈਤਾਸਿਧਿਹੋ ੯
ਸੋਰਠਿਮਹਲਾ੫
ਪੰਨੇ੩੦੯ ਕਿਸੁਹਉਜਾਚੀਕਿਸੁ ੧
ਪੰਨੇ੩੦੯ ਗੁਰਗੋਵਿੰਦੁਸਲਾਹੀ ੨
ਪੰਨੇ੩੦੯ ਜਉਲਉਭਾਉਅਭਾ ੩
ਪੰਨੇ੩੦੯ ਪੁਤ੍ਰਕਲਤ੍ਰਲੋਕਗ੍ਰਿ ੪
ਪੰਨੇ੩੦੯ ਗੁਰੁਪੂਰਾਭੇਟਿਓਵਡਭਾ ੫
ਪੰਨੇ੩੧੦ ਸੁਖੀਏਕਉਪੇਖੈਸਭੁ ੬
ਪੰਨੇ੩੧੦ ਤਨੁਸੰਤਨਕਾਧਨੁਸੰਤਨ ੭
ਪੰਨੇ੩੧੦ ਜਾਕੈਹਿਰਦੈਵਸਿਆਤੂ ੮
ਪੰਨੇ੩੧੦ ਸਗਲਸਮਗ੍ਰੀਮੋਹਿਵਿ ੯
ਪੰਨੇ੩੧੦ ਖੋਜਤਖੋਜਤਖੋਜਿਬੀਚਾ ੧੦
ਪੰਨੇ੩੧੦ ਕਰਿਇਸਨਾਨੁਸਿਮਰਿਪ੍ਰ ੧੧
ਪੰਨੇ੩੧੧ ਏਕੁਪਿਤਾਏਕਸਕੇਹਮ ੧੨
ਪੰਨੇ੩੧੧ ਕੋਟਿਬ੍ਰਹਮੰਡਕੋਠਾਕੁਰੁ ੧੩
ਪੰਨੇ੩੧੧ ਜਿਨਾਬਾਤਕੋਬਹੁਤੁਅੰਦੇ ੧੪
ਪੰਨੇ੩੧੧ ਚਰਨਕਮਲਸਿਉਜਾਕਾਮਨੁ ੧੫
ਪੰਨੇ੩੧੧ ਰਾਜਨਮਹਿਰਾਜਾਉਰਝਾਇ ੧੬
ਪੰਨੇ੩੧੧ ਹਮਮੈਲੇਤੁਮਊਜਲਕਰਤੇ ੧੭
ਪੰਨੇ੩੧੨ ਮਾਤਗਰਭਮਹਿਆਪਨਸਿ ੧੮
ਪੰਨੇ੩੧੨ ਹਮਸੰਤਨਕੀਰੇਨੁਪਿਆਰੇ ੧੯
ਪੰਨੇ੩੧੨ ਜੇਤੀਸਮਗ੍ਰੀਦੇਖਹੁਰੇਨਰ ੨੦
ਪੰਨੇ੩੧੨ ਮਿਰਤਕਕਉਪਾਇਓਤਨਿ ੨੧
ਪੰਨੇ੩੧੨ ਰਤਨੁਛਾਡਿਕਉਡੀਸੰਗਿ ੨੨
ਪੰਨੇ੩੧੨ ਗੁਣਗਾਵਹੁਪੂਰਨਅਬਿ ੨੩
ਪੰਨੇ੩੧੩ ਕਰਣਕਰਾਵਣਹਾਰਪ੍ਰ ੨੪
ਪੰਨੇ੩੧੩ ਪ੍ਰਭਕੀਸਰਣਿਸਗਲ ੨੫
ਪੰਨੇ੩੧੩ ਮਾਇਆਮੋਹਮਗਨੁਅੰ ੨੬
ਪੰਨੇ੩੧੩ ਪਾਰਬ੍ਰਹਮੁਹੋਆਸਹਾਈ ੨੭
ਪੰਨੇ੩੧੩ ਬਿਨਸੈਮੋਹੁਮੇਰਾਅਰੁਤੇਰਾ ੨੮
ਪੰਨੇ੩੧੩ ਸਗਲਬਨਸਪਤਿਮਹਿ ੨੯
ਪੰਨੇ੩੧੩ ਜਾਕੈਸਿਮਰਣਿਹੋਇਆ ੩੦
ਪੰਨੇ੩੧੪ ਕਾਮਕ੍ਰੋਧਲੋਭਝੂਠਨਿੰਦਾ ੩੧
ਪੰਨੇ੩੧੪ ਜਾਕੈਸਿਮਰਣਿਸਭੁਕਛੁ ੩੨
ਪੰਨੇ੩੧੪ ਅਬਿਨਾਸੀਜੀਅਨਕੋਦਾ ੩੩
ਪੰਨੇ੩੧੪ ਜਨਮਜਨਮਕੇਦੂਖਨਿਵਾ ੩੪
ਪੰਨੇ੩੧੪ ਅੰਤਰਕੀਗਤਿਤੁਮਹੀਜਾ ੩੫
ਪੰਨੇ੩੧੪ ਭਏਕ੍ਰਿਪਾਲਗੁਰੂਗੋਵਿੰਦਾ ੩੬

ਪੰਨੇ੩੧੪	ਗੁਰਕੇਚਰਨਬਸੇਰਿਦਭੀ	੩੭	ਪੰਨੇ੩੧੭	ਗੁਰਿਪੂਰੈਕੀਤੀਪੂਰੀ	੬੦
ਪੰਨੇ੩੧੪	ਸੰਚਨਿਕਰਉਨਾਮਧਨੁ	੩੮	ਪੰਨੇ੩੧੭	ਦਹਦਿਸਛਤ੍ਰਮੇਘਘਟ	੬੧
ਪੰਨੇ੩੧੪	ਗੁਰਿਪੂਰੈਅਪਨੀਕਲ	੩੯	ਪੰਨੇ੩੧੭	ਗਈਬਹੋੜੁਬੰਦੀਛੋੜੁ	੬੨
ਪੰਨੇ੩੧੪	ਸੁਖਮੰਗਲਕਲਿਆਣ	੪੦	ਪੰਨੇ੩੧੮	ਸਿਮਰਿਸਿਮਰਿਪ੍ਰਭੁ	੬੩
ਪੰਨੇ੩੧੫	ਸਾਧੂਸੰਗਿਭਇਆਮਨਿ	੪੧	ਪੰਨੇ੩੧੮	ਗੁਰੁਪੂਰਾਨਮਸਕਾਰੇ	੬੪
ਪੰਨੇ੩੧੫	ਗਏਕਲੇਸਰੋਗਸਭਿ	੪੨	ਪੰਨੇ੩੧੮	ਰਾਮਦਾਸਸਰੋਵਰਿਨਾਤੇ	੬੫
ਪੰਨੇ੩੧੫	ਸਿਮਰਿਸਿਮਰਿਗੁਰੁਸ	੪੩	ਪੰਨੇ੩੧੮	ਜਿਤੁਪਾਰਬ੍ਰਹਮੁਚਿਤਿ	੬੬
ਪੰਨੇ੩੧੫	ਹਮਰੀਗਣਤਨਗਣੀ	੪੪	ਪੰਨੇ੩੧੮	ਆਗੈਸੁਖੁਗੁਰਿਦੀਆ	੬੭
ਪੰਨੇ੩੧੫	ਦੁਰਤੁਗਵਾਇਆਹਰਿ	੪੫	ਪੰਨੇ੩੧੮	ਗੁਰਕਾਸਬਦੁਰਖਵਾਰੇ	੬੮
ਪੰਨੇ੩੧੫	ਬਖਸਿਆਪਾਰਬ੍ਰਹਮ	੪੬	ਪੰਨੇ੩੧੮	ਗੁਰੁਅਪਨੇਬਲਿਹਾਰੀ	੬੯
ਪੰਨੇ੩੧੫	ਭਏਕ੍ਰਿਪਾਲਸੁਆਮੀ	੪੭	ਪੰਨੇ੩੧੯	ਤਾਪੁਗਵਾਇਆਗੁਰਿ	੭੦
ਪੰਨੇ੩੧੫	ਸੰਤਹੁਹਰਿਹਰਿਨਾਮੁਧਿ	੪੮	ਪੰਨੇ੩੧੯	ਸੋਈਕਰਾਇਜੋਤੁਧੁਭਾ	੭੧
ਪੰਨੇ੩੧੫	ਮੇਰਾਸਤਿਗੁਰੁਰਖਵਾਲਾ	੪੯	ਪੰਨੇ੩੧੯	ਹਰਿਨਾਮੁਰਿਦੈਪਰੋਇ	੭੨
ਪੰਨੇ੩੧੫	ਜੀਅਜੰਤਸਭਿਤਿਸ	੫੦	ਪੰਨੇ੩੧੯	ਗੁਰਿਮਿਲਿਪ੍ਰਭੁਚਿਤਾ	੭੩
ਪੰਨੇ੩੧੬	ਮਿਲਿਪੰਚਹੁਨਹੀਸਹ	੫੧	ਪੰਨੇ੩੧੯	ਪਾਰਬ੍ਰਹਮਿਸਾਜਿਸਵਾ	੭੪
ਪੰਨੇ੩੧੬	ਹਿਰਦੈਨਾਮੁਵਸਾਇਹੁ	੫੨	ਪੰਨੇ੩੧੯	ਸਦਾਸਦਾਹਰਿਜਾਪੇ	੭੫
ਪੰਨੇ੩੧੬	ਗੁਰਿਪੂਰੈਕਿਰਪਾਧਾਰੀ	੫੩	ਪੰਨੇ੩੧੯	ਅਪਨਾਗੁਰੂਧਿਆਏ	੭੬
ਪੰਨੇ੩੧੬	ਸਾਹਿਬੁਗੁਨੀਗਹੇਰਾ	੫੪	ਪੰਨੇ੩੧੯	ਪਰਮੇਸਰਿਦਿਤਾਬੰਨਾ	੭੭
ਪੰਨੇ੩੧੬	ਸੁਖਸਹਜਆਨੰਦਾ	੫੫	ਪੰਨੇ੩੧੯	ਐਥੈਓਥੈਰਖਵਾਲਾ	੭੮
ਪੰਨੇ੩੧੬	ਠਾਢਿਪਾਈਕਰਤਾਰੇ	੫੬	ਪੰਨੇ੩੧੯	ਸਤਿਗੁਰਪੂਰੇਭਾਣਾ	੭੯
ਪੰਨੇ੩੧੭	ਵਿਚਿਕਰਤਾਪੁਰਖੁ	੫੭	ਪੰਨੇ੩੨੦	ਗਰੀਬੀਗਦਾਹਮਾਰੀ	੮੦
ਪੰਨੇ੩੧੭	ਪਾਰਬ੍ਰਹਮਿਨਿਬਾਹੀ	੫੮	ਪੰਨੇ੩੨੦	ਗੁਰਿਪੂਰੈਪੂਰੀਕੀਨੀ	੮੧
ਪੰਨੇ੩੧੭	ਗੁਰਿਪੂਰੈਚਰਨੀਲਾਇ	੫੯	ਪੰਨੇ੩੨੦	ਗੁਰੁਪੂਰਾਆਰਾਧੇ	੮੨

ਪੰਨੇ੩੨੦	ਭੂਖੇਖਾਵਤਲਾਜਨ	੮੩	ਪੰਨੇ੩੨੨	ਜੋਨਰੁਦੁਖਮੈਸੁਖੁਨਹੀਮਾ	੧੧
ਪੰਨੇ੩੨੦	ਸੁਖਸਾਂਦਿਘਰਿਆਇ	੮੪	ਪੰਨੇ੩੨੨	ਪ੍ਰੀਤਮਜਾਨਿਲੇਹੁਮਨਮਾ	੧੨
ਪੰਨੇ੩੨੦	ਪ੍ਰਭੁਅਪੁਨਾਰਿਦੈਧਿ	੮੫		ਸੋਰਠਿਮਹਲਾ੧ ਅਸਟਪਦੀਆ	
ਪੰਨੇ੩੨੦	ਹਰਿਮਨਿਤਨਿਵਸਿਆ	੮੬	ਪੰਨੇ੩੨੩	ਦੁਬਿਧਾਨਪੜਉਹਰਿ	੧
ਪੰਨੇ੩੨੦	ਆਗੈਸੁਖੁਮੇਰੇਮੀਤਾ	੮੭	ਪੰਨੇ੩੨੩	ਆਸਾਮਨਸਾਬੰਧਨੀ	੨
ਪੰਨੇ੩੨੦	ਨਾਲਿਨਰਾਇਣੁਮੇਰੈ	੮੮	ਪੰਨੇ੩੨੪	ਜਿਨੀਸਤਿਗੁਰਸੇਵਿ	੩
ਪੰਨੇ੩੨੦	ਸਰਬਸੁਖਾਕਾਦਾਤਾ	੮੯	ਪੰਨੇ੩੨੪	ਤੂਗੁਣਦਾਤੌਨਿਰਮਲੋ	੪
ਪੰਨੇ੩੨੧	ਕਰਨਕਰਾਵਨਹਰਿਅੰ	੯੦		ਸੋਰਠਿਮਹਲਾ੩	
ਪੰਨੇ੩੨੧	ਭਇਓਕਿਰਪਾਲੁਦੀਨ	੯੧	ਪੰਨੇ੩੨੪	ਭਗਤਾਦੀਸਦਾਤੂਰਖਦਾ	੧
ਪੰਨੇ੩੨੧	ਸਿਮਰਉਅਪੁਨਾਸਾਂਈ	੯੨	ਪੰਨੇ੩੨੫	ਨਿਗੁਣਿਆਨੋਆਪੇ	੨
ਪੰਨੇ੩੨੧	ਸੁਨਹੁਬਿਨੰਤੀਠਾਕੁਰਮੇਰੇ	੯੩	ਪੰਨੇ੩੨੫	ਹਰਿਜੀਉਸਬਦੇਜਾਪ	੩
ਪੰਨੇ੩੨੧	ਜੀਅਜੰਤਸਭਿਵਸਿਕ	੯੪	ਪੰ	ਸੋਰਠਿਮਹਲਾ੫ ਅਸਟਪਦੀਆ	
	ਸੋਰਠਿਮਹਲਾ੯		ਪੰਨੇ੩੨੫	ਸਭਜਗੁਜਿਨਹਿਉਪਾਇ	੧
ਪੰਨੇ੩੨੧	ਰੇਮਨਰਾਮਸਿਉਕਰਿ	੧	ਪੰਨੇ੩੨੬	ਮਾਤਗਰਭਦੁਖਸਾਗਰੋ	੨
ਪੰਨੇ੩੨੧	ਮਨਕੀਮਨਹੀਮਾਹਿਰਹੀ	੨	ਪੰਨੇ੩੨੭	ਪਾਠੁਪੜਿਓਅਰੁਬੇਦੁਬੀ	੩
ਪੰਨੇ੩੨੧	ਮਨਰੇਕਉਨੁਕੁਮਤਿਤੈ	੩		ਰਾਗੁਸੋਰਠਿਵਾਰਮਹਲੇ੪ਕੀ	
ਪੰਨੇ੩੨੧	ਮਨਰੇਪ੍ਰਭਕੀਸਰਨਿ	੪	ਪੰਨੇ੩੨੭	ਤੂਆਪੇਸਿਸਟਿਕਰਤਾ	੧
ਪੰਨੇ੩੨੨	ਪਾਨੀਕਉਨੁਉਪਾਉਕਰੈ	੫		ਰਾਗੁਸੋਰਠਿਬਾਣੀਭਗਤਕਬੀਰਜੀਕੀ	
ਪੰਨੇ੩੨੨	ਮਾਈਮੈਕਿਹਿਬਿਧਿ	੬	ਪੰਨੇ੩੩੩	ਬੁਤਪੂਜਿਪੂਜਿਹਿੰਦੂ	੧
ਪੰਨੇ੩੨੨	ਮਾਈਮਨੁਮੇਰੋਬਸਿਨਾਹਿ	੭	ਪੰਨੇ੩੩੩	ਜਬਜਰੀਐਤਬਹੋਇ	੨
ਪੰਨੇ੩੨੨	ਰੇਨਰਇਹਸਾਚੀਜੀਅ	੮	ਪੰਨੇ੩੩੩	ਬੇਦਪੁਰਾਨਸਭੈਮਤਸੁ	੩
ਪੰਨੇ੩੨੨	ਇਹਜਗਿਮੀਤੁਨਦੇਖਿ	੯	ਪੰਨੇ੩੩੪	ਦੁਇਦੁਇਲੋਚਨਪੇਖਾ	੪
ਪੰਨੇ੩੨੨	ਮਨਰੇਗਹਿਓਨਗੁਰਉਪ	੧੦	ਪੰਨੇ੩੩੪	ਜਾਕੇਨਿਗਮਦੂਧਕੇਠਟਾ	੫

ਪੰਨੇ੩੩੪ ਜਿਹਬਾਲੁਨਜੀਆਜਾ ੬
ਪੰਨੇ੩੩੪ ਕਿਆਪੜੀਐਕਿਆ ੭
ਪੰਨੇ੩੩੪ ਪ੍ਰਿਦੈਕਪਟੁਮੁਖਿਗਿਆ ੮
ਪੰਨੇ੩੩੪ ਬਹੁਪਰਪੰਚਕਰਿਪਰਧ ੯
ਪੰਨੇ੩੩੪ ਸੰਤਹੁਮਨਪਵਨੈਸੁਖੁ ੧੦
ਪੰਨੇ੩੩੪ ਭੂਖੇਭਗਤਿਨਕੀਜੈ ੧੧
ਰਾਗੁਸੋਰਠਿਬਾਣੀਭਗਤਨਾਮਦੇਜੀ
ਪੰਨੇ੩੩੫ ਜਬਦੇਖਾਤਬਗਾਵਾ ੧
ਪੰਨੇ੩੩੫ ਪਾੜਪੜੋਸਣਿਪੂਛਿ ੨
ਪੰਨੇ੩੩੫ ਅਣਮੜਿਆਮੰਦਲੁ ੩
ਰਾਗੁਸੋਰਠਿਬਾਣੀਭਗਤਰਵਿ
ਦਾਸਜੀਕੀ
ਪੰਨੇ੩੩੫ ਜਬਹਮਹੋਤੇਤਬਤੂਨਾਹੀ ੧
ਪੰਨੇ੩੩੫ ਜਉਹਮਬਾਂਧੇਮੋਹ ੨
ਪੰਨੇ੩੩੫ ਦੁਲਭਜਨਮੁਪੁੰਨਫਲ ੩
ਪੰਨੇ੩੩੫ ਸੁਖਸਾਗਰੁਸੁਰਤਰਚਿੰ ੪
ਪੰਨੇ੩੩੬ ਜਉਤੁਮਗਿਰਿਵਰਤਉ ੫
ਪੰਨੇ੩੩੬ ਜਲਕੀਭੀਤਿਪਵਨਕਾ ੬
ਪੰਨੇ੩੩੬ ਚਮਰਟਾਗਾਂਠਿਨਜਨਈ ੭
ਰਾਗੁਸੋਰਠਿਬਾਣੀਭਗਤਭੀਖਨ
ਕੀ
ਪੰਨੇ੩੩੬ ਨੈਨਹੁਨੀਰੁਬਹੈਤਨੁਖੀ ੧
ਪੰਨੇ੩੩੬ ਐਸਾਨਾਮੁਰਤਨੁਨਿਰ ੨

੧੭੩ ਜੋੜੁ

ੴ ਸਤਿਗੁਰਪ੍ਰਸਾਦਿ
ਤਤਕਰਾਰਾਗਧਨਾਸਰੀਕਾ
ਰਾਗੁਧਨਾਸਰੀਮਹਲਾ੧
ਪੰਨੇ੩੩੭ ਜੀਉਤਰਤੁਹੈਆਪ ੧
ਪੰਨੇ੩੩੭ ਹਮਆਦਮੀਹਾਂਇਕ ੨
ਪੰਨੇ੩੩੭ ਕਿਉਸਿਮਰੀਸਿਵਰਿ ੩
ਪੰਨੇ੩੩੭ ਨਦਰਿਕਰੇਤਾਸਿਮਰਿਆ ੪
ਪੰਨੇ੩੩੭ ਜੀਉਤਪਤੁਹੈਬਾਰੰਬਾਰ ੫
ਪੰਨੇ੩੩੭ ਚੋਰੁਸਲਾਹੇਚੀਤੁਨਭੀ ੬
ਪੰਨੇ੩੩੮ ਕਾਇਆਕਾਗਦੁਮਨੁ ੭
ਪੰਨੇ੩੩੮ ਕਾਲੁਨਾਹੀਜੋਗੁਨਾਹੀ ੮
ਪੰਨੇ੩੩੮ ਗਗਨਮੈਥਾਲੁਰਵਿ ੯
ਧਨਾਸਰੀਮਹਲਾ੩
ਪੰਨੇ੩੩੮ ਇਹੁਧਨੁਅਖੁਟੁਨਨਿ ੧
ਪੰਨੇ੩੩੮ ਹਰਿਨਾਮੁਧਨੁਨਿਰਮਲੁ ੨
ਪੰਨੇ੩੩੯ ਸਦਾਧਨੁਅੰਤਰਿਨਾਮੁ ੩
ਪੰਨੇ੩੩੯ ਜਗੁਮੈਲਾਮੈਲੋਹੋਇ ੪
ਪੰਨੇ੩੩੯ ਜੋਹਰਿਸੇਵਹਿਤਿਨ ੫
ਪੰਨੇ੩੩੯ ਮਨੁਮਰੈਧਾਤੁਮਰਿਜਾ ੬
ਪੰਨੇ੩੩੯ ਕਾਚਾਧਨੁਸੰਚਹਿਮੂਰ ੭
ਪੰਨੇ੩੩੯ ਨਾਵੈਕੀਕੀਮਤਿਮਿਤਿ ੮

ਪੰਨੇ੩੪੦ ਹਮਭੀਖਕਭੇਖਾਰੀਤੇਰੇ ੯
ਧਨਾਸਰੀਮਹਲਾ੪
ਪੰਨੇ੩੪੦ ਜੋਹਰਿਸੇਵਹਿਸੰਤਭ ੧
ਪੰਨੇ੩੪੦ ਹਰਿਕੇਸੰਤਜਨਾਹਰਿ ੨
ਪੰਨੇ੩੪੦ ਹਰਿਕਾਸੰਤੁਸਤਗੁਰੁ ੩
ਪੰਨੇ੩੪੦ ਹਮਅੰਧੁਲੇਅੰਧਬਿਖੈ ੪
ਪੰਨੇ੩੪੦ ਹਰਿਹਰਿਬੂੰਦਭਏਹਰਿ ੫
ਪੰਨੇ੩੪੧ ਕਲਿਜੁਗਕਾਧਰਮੁਕਹ ੬
ਪੰਨੇ੩੪੧ ਉਰਧਾਰਿਬੀਚਾਰਿਮੁ ੭
ਪੰਨੇ੩੪੧ ਗੁਨਕਹੁਹਰਿਲਹੁਕਰਿ ੮
ਪੰਨੇ੩੪੧ ਹਰਿਪੜੁਹਰਿਲਿਖੁਹਰਿ ੯
ਪੰਨੇ੩੪੧ ਚਉਰਾਸੀਹਸਿਧਬੁਧ ੧੦
ਪੰਨੇ੩੪੧ ਸੇਵਕਸਿਖਪੂਜਣਸ ੧੧
ਪੰਨੇ੩੪੧ ਇਛਾਪੂਰਕੁਸਰਬਸੁ ੧੨
ਪੰਨੇ੩੪੨ ਮੇਰੇਸਾਹਾਮੈਹਰਿਦਰਸ ੧੩
ਧਨਾਸਰੀਮਹਲਾ੫
ਪੰਨੇ੩੪੨ ਭਵਖੰਡਨਦੁਖਭੰਜਨ ੧
ਪੰਨੇ੩੪੨ ਬਿਨੁਜਲਪ੍ਰਾਨਤਜੇਹੈ ੨
ਪੰਨੇ੩੪੨ ਕਰਿਕਿਰਪਾਦੀਓਮੋ ੩
ਪੰਨੇ੩੪੨ ਜਬਤੇਦਰਸਨਭੇਟੇ ੪
ਪੰਨੇ੩੪੨ ਜਿਸਕਾਤਨੁਮਨੁਧਨੁ ੫
ਪੰਨੇ੩੪੩ ਵਡੇਵਡੇਰਾਜਨਅਰੁ ੬
ਪੰਨੇ੩੪੩ ਲਵੈਨਲਾਗਨਕਉਹੈ ੭

ਪੰਨੇ੩੪੩ ਬਾਰਿਜਾਉਗੁਰਅਪੁਨੇ ੮
ਪੰਨੇ੩੪੩ ਜਿਹਕਰਣੀਹੋਵਹਿਸਰ ੯
ਪੰਨੇ੩੪੩ ਪਨੀਪਖਾਪੀਸਉਸੰਤਆ ੧੦
ਪੰਨੇ੩੪੩ ਜਿਨਿਕੀਨੇਵਸਿਅਪੁਨੈਤੈ ੧੧
ਪੰਨੇ੩੪੪ ਤੁਮਦਾਤੇਠਾਕੁਰਪ੍ਰਤਿਪਾਲ ੧੨
ਪੰਨੇ੩੪੪ ਪੂਜਾਵਰਤਤਿਲਕਇਸ ੧੩
ਪੰਨੇ੩੪੪ ਬੰਧਨਤੇਛੁਟਕਾਵੈਪ੍ਰਭੂਮਿ ੧੪
ਪੰਨੇ੩੪੪ ਹਰਿਹਰਿਲੀਨੇਸੰਤਉਬਾਰਿ ੧੫
ਪੰਨੇ੩੪੪ ਅਬਹਰਿਰਾਖਨਹਾਰੁਚਿਤ ੧੬
ਪੰਨੇ੩੪੪ ਮੇਰਲਾਗੋਰਾਮਸਿਉਹੇਤੁ ੧੭
ਪੰਨੇ੩੪੪ ਅਉਖਧੁਤੋਰੋਨਾਮੁਦਾਇ ੧੮
ਪੰਨੇ੩੪੪ ਹਾਹਾਪ੍ਰਭਰਾਖਿਲੇਹੁ ੧੯
ਪੰਨੇ੩੪੪ ਦੀਨਦਰਦਨਿਵਾਰਿਠਾਕੁ ੨੦
ਪੰਨੇ੩੪੫ ਫਿਰਤਫਿਰਤਭੇਟੇਜਨਸਾ ੨੧
ਪੰਨੇ੩੪੫ ਛੋਡਿਜਾਹਿਸੇਕਰਹਿਪਰਾ ੨੨
ਪੰਨੇ੩੪੫ ਮੋਹਿਮਸਕੀਨਪ੍ਰਭੁਨਾਮੁ ੨੩
ਪੰਨੇ੩੪੫ ਸੋਕਤਡਰੈਜਿਖਸਮੁਸਮਾ ੨੪
ਪੰਨੇ੩੪੫ ਘਰਿਬਾਹਰਿਤੇਰਾਭਰਵਾ ੨੫
ਪੰਨੇ੩੪੫ ਸਗਲਮਨੋਰਥਪ੍ਰਭਤੇਪਾ ੨੬
ਪੰਨੇ੩੪੫ ਜਹਜਹਪੇਖਉਤਹਹਜੂ ੨੭
ਪੰਨੇ੩੪੬ ਜਿਨਿਤੁਮਭੇਜੇਤਿਨਹਿ ੨੮
ਪੰਨੇ੩੪੬ ਸੁਨਹੁਸੰਤਪਿਆਰੇਬਿ ੨੯
ਪੰਨੇ੩੪੬ ਮੇਰੇਲਾਲਭਲੋਰੇਭਲੋ ੩੦

ਪਨੇ੩੪੬ ਹਰਿਏਕੁਸਿਮਰਿਏਕੁ ੩੧
ਪਨੇ੩੪੬ ਸਿਮਰਉਸਿਮਰਿਸਿਮ ੩੨
ਪਨੇ੩੪੬ ਭਏਕ੍ਰਿਪਾਲਦਇਆ ੩੩
ਪਨੇ੩੪੬ ਦਰਬਵੰਤੁਦਰਬੁਦੇਖਿ ੩੪
ਪਨੇ੩੪੭ ਜਾਕਉਹਰਿਰੰਗੁਲਾਗੋ ੩੫
ਪਨੇ੩੪੭ ਜਤਨਕਰੈਮਾਨੁਖਡਹਕ ੩੬
ਪਨੇ੩੪੭ ਨਾਮੁਗੁਰਿਦੀਓਹੈਅਪੁ ੩੭
ਪਨੇ੩੪੭ ਨੇਤ੍ਰਪੁਨੀਤਭਏਦਰਸਪੇ ੩੮
ਪਨੇ੩੪੭ ਅਪਨੀਉਕਤਿਖਲਾਵੈ ੩੯
ਪਨੇ੩੪੭ ਸੰਤਾਕ੍ਰਿਪਾਲਦਇਆਲ ੪੦
ਪਨੇ੩੪੭ ਛਡਾਇਲੀਓਮਹਾਬ ੪੧
ਪਨੇ੩੪੭ ਪਰਹਰਨਾਲੋਭੁਝੂਠੁਨਿੰ ੪੨
ਪਨੇ੩੪੭ ਸਿਮਰਿਸਿਮਰਿਸੁਆ ੪੩
ਪਨੇ੩੪੭ ਦੂਤਦੁਸਮਨਸਭਿਤੁਝ ੪੪
ਪਨੇ੩੪੮ ਚਤੁਰਦਿਸਾਕੀਨੋਬਲੁ ੪੫
ਪਨੇ੩੪੮ ਅਉਖੀਘੜੀਨਦੇਖ ੪੬
ਪਨੇ੩੪੮ ਜਿਸਕਉਬਿਸਰੈਪ੍ਰਾਨ ੪੭
ਪਨੇ੩੪੮ ਜਨਕੇਪੂਰਨਹੋਇਕਾਮਾ ੪੮
ਪਨੇ੩੪੮ ਮਾਂਗਉਰਾਮਤੇਇਕੁਦਾ ੪੯
ਪਨੇ੩੪੮ ਮਾਂਗਉਰਾਮਤੇਸਭਿਥੋ ੫੦
ਪਨੇ੩੪੮ ਤ੍ਰਿਸਨਾਬੁਝੈਹਰਿਕੈਨਾਮਿ ੫੧
ਪਨੇ੩੪੮ ਜਨਕੀਕੀਨੀਪਾਰਬ੍ਰਹ ੫੨
ਪਨੇ੩੪੮ ਧਨਾਸਰੀਮਹਲਾ੫ਪੜਤਾਲਾ

ਪਨੇ੩੪੮ ਹਰਿਚਰਨਸਰਨਗੋਬਿੰਦ ੫੩
ਪਨੇ੩੪੮ ਹਲਤਿਸੁਖੁਪਲਤਿਸੁ ੫੪
ਪਨੇ੩੪੯ ਬੰਦਨਾਹਰਿਬੰਦਨਾਗੁਣ ੫੫
ਪਨੇ੩੪੯ ਤ੍ਰਿਪਤਿਭਈਸਚੁਭੋਜ ੫੬
ਪਨੇ੩੪੯ ਗੁਰਕੇਚਰਨਜੀਅਕਾ ੫੭
ਪਨੇ੩੪੯ ਕਿਤੈਪ੍ਰਕਾਰਿਨਤੂਟਉਪ੍ਰੀ ੫੮
ਧਨਾਸਰੀਮਹਲਾ੯
ਪਨੇ੩੪੯ ਕਾਹੇਰੇਬਨਖੋਜਨਜਾਈ ੧
ਪਨੇ੩੪੯ ਸਾਧੋਇਹੁਜਗੁਭਰਮ ੨
ਪਨੇ੩੪੯ ਤਿਹਜੋਗੀਕਉਜੁਗਤਿ ੩
ਪਨੇ੩੪੯ ਅਬਮੈਕਉਨੁਉਪਾਉ ੪
ਧਨਾਸਰੀਮਹਲਾ੧ਅਸਟਪਦੀਆ
ਪਨੇ੩੪੯ ਗੁਰੁਸਾਗਰੁਰਤਨੀਭਰ ੧
ਪਨੇ੩੫੦ ਸਹਜਿਮਿਲੈਮਿਲਿਆ ੨
ਧਨਾਸਰੀਮਹਲਾ੫ ਅਸਟਪਦੀਆ
ਪਨੇ੩੫੦ ਜੋਜੋਜੂਨੀਆਇਓਤਿਹ ੧
ਧਨਾਸਰੀਮਹਲਾ੧ ਛੰਤ
ਪਨੇ੩੫੦ ਤੀਰਥਿਨਾਵਣਜਾਉਤੀ ੧
ਪਨੇ੩੫੧ ਜੀਵਾਤੇਰੈਨਾਇਮਨਿਆ ੨
ਪਨੇ੩੫੧ ਪਿਰਸੰਗਿਮੂਠੜੀਏਖਬ ੩
ਧਨਾਸਰੀਛੰਤਮਹਲਾ੪
ਪਨੇ੩੫੨ ਹਰਿਜੀਉਕ੍ਰਿਪਾਕਰੇਤਾ ੧
ਧਨਾਸਰੀਮਹਲਾ੫ ਛੰਤ

ਪਨੇ੩੫੨ ਸਤਿਗੁਰਦੀਨਦਇਆ ੧
ਰਾਗੁਧਨਾਸਰੀਬਾਣੀਭਗਤਕਬੀ
ਰਜੀਕੀ
ਪਨੇ੩੫੩ ਸਨਕਸਨੰਦਮਹੇਸਸਮਾ ੧
ਪਨੇ੩੫੩ ਦਿਨਤੇਪਹਰਪਹਰਤੇ ੨
ਪਨੇ੩੫੩ ਜੋਜਨੁਭਾਉਭਗਤਿਕ ੩
ਪਨੇ੩੫੩ ਇੰਦ੍ਰਲੋਕਸਿਵਲੋਕ ੪
ਪਨੇ੩੫੩ ਰਾਮਸਿਮਰਿਰਾਮਸਿਮ ੫
ਧਨਾਸਰੀਬਾਣੀਭਗਤਨਾਮ
ਦੇਵਜੀਕੀ
ਪਨੇ੩੫੩ ਗਹਰੀਕਰਿਕੈਨੀਵਖੁਦਾ ੧
ਪਨੇ੩੫੩ ਦਸਬੈਰਾਗਨਿਮੋਹਿਬਸਿ ੨
ਪਨੇ੩੫੩ ਮਾਰਵਾੜਿਜੈਸੇਨੀਰੁਬਾ ੩
ਪਨੇ੩੫੪ ਪਹਿਲਪੁਰੀਏਪੁੰਡਰ ੪
ਪਨੇ੩੫੪ ਪਤਿਤਪਾਵਨਮਾਧਉ ੫
ਧਨਾਸਰੀਭਗਤਰਵਿਦਾਸਜੀਕੀ
ਪਨੇ੩੫੪ ਹਮਸਰਿਦੀਨੁਦਇਆ ੧
ਪਨੇ੩੫੪ ਚਿਤਿਸਿਮਰਨੁਕਰਉ ੨
ਪਨੇ੩੫੪ ਨਾਮੁਤੇਰੋਆਰਤੀਮਜ ੩
ਧਨਾਸਰੀਬਾਣੀਭਗਤਾਂਕੀਤ੍ਰਿ
ਲੋਚਨਾ
ਪਨੇ੩੫੪ ਨਾਰਾਇਣਨਿੰਦਸਿਕਾ ੧
ਪਨੇ੩੫੪ ਸ੍ਰੀਸੈਣੁ ਧੂਪਦੀਪਘ੍ਰਿਤਸਾ ੧

ਪਨੇ੩੫੪ ਪੀਪਾ ਕਾਯਉਦੇਵਾਕਾਇ ੧
ਪਨੇ੩੫੫ ਧੰਨਾ ਗੋਪਾਲਤੇਰਾਆ ੧
੧੧੯ ਜੋੜੁ

ੴਸਤਿਗੁਰਪ੍ਰਸਾਦਿ

ਤਤਕਰਾਜੈਤਸਰੀਕਾ

ਜੈਤਸਰੀਮਹਲਾ੪
ਪਨੇ੩੫੫ ਮੇਰੈਹੀਅਰੈਰਤਨੁਨਾਮੁ ੧
ਪਨੇ੩੫੫ ਹੀਰਾਲਾਲੁਅਮੋਲਕੁ ੨
ਪਨੇ੩੫੫ ਹਮਬਾਰਿਕਕਛੂਅਨ ੩
ਪਨੇ੩੫੬ ਸਤਿਗੁਰੁਸਾਜਨੁਪੁਰਖੁ ੪
ਪਨੇ੩੫੬ ਜਿਨਹਰਿਹਿਰਦੈਨਾਮੁਨ ੫
ਪਨੇ੩੫੬ ਸਤਸੰਗਤਿਸਾਧਪਾਈ ੬
ਪਨੇ੩੫੬ ਹਰਿਹਰਿਸਿਮਰਹੁਅਗ ੭
ਪਨੇ੩੫੬ ਹਰਿਹਰਿਹਰਿਹਰਿਨਾਮੁ ੮
ਪਨੇ੩੫੬ ਰਸਿਰਸਿਰਾਮੁਰਸਾਲੁ ੯
ਪਨੇ੩੫੭ ਆਪੇਜੋਗੀਜੁਗਤਿਜੁ ੧੦
ਪਨੇ੩੫੭ ਮਿਲਿਸਤਸੰਗਤਿਸੰਗਿ ੧੧
ਜੈਤਸਰੀਮਹਲਾ੫
ਪਨੇ੩੫੭ ਕੋਈਜਾਨੈਕਵਨੁਈਹਾ ੧
ਪਨੇ੩੫੭ ਦੇਹੁਸੰਦੇਸਰੋਕਹੀਅਉ ੨
ਪਨੇ੩੫੭ ਧੀਰਉਸੁਨਿਧੀਰਉ ੩
ਪਨੇ੩੫੭ ਲੋੜੀਦੜਾਸਾਜਨੁ ੪

ਪਨੇ੩੫੭ ਅਬਮੈਸੁਖੁਪਾਇਓਗੁਰ ੫
ਪਨੇ੩੫੮ ਮਨਮਾਹਿਸਤਿਗੁਰਧਿਆ ੬
ਪਨੇ੩੫੮ ਜਾਕਉਭਏਗੋਵਿੰਦਸਹਾ ੭
ਪਨੇ੩੫੮ ਗੋਬਿੰਦਜੀਵਨਪ੍ਰਾਨਧਨ ੮
ਪਨੇ੩੫੮ ਕੋਈਜਨੁਹਰਿਸਿਉਦੇਵੈ ੯
ਪਨੇ੩੫੮ ਚਾਤ੍ਰਿਕਚਿਤਵਤਬ ੧੦
ਪਨੇ੩੫੮ ਮਨਿਤਨਿਬਸਿਰਹੇਮੇ ੧੧
ਪਨੇ੩੫੮ ਆਏਅਨਿਕਜਨਮ ੧੨
ਪਨੇ੩੫੮ ਹਰਿਜਨਸਿਮਰਹੁਹਿ ੧੩
ਜੈਤਸਰੀਮਹਲਾ੯
ਪਨੇ੩੫੮ ਭੂਲਿਓਮਨੁਮਾਇਆ ੧
ਪਨੇ੩੫੮ ਹਰਿਜੂਰਾਖਿਲੇਹੁਪਤਿ ੨
ਪਨੇ੩੫੯ ਮਨਰੇਸਾਚਾਗਹੋਬਿਚਾ ੩
ਜੈਤਸਰੀਮਹਲਾ੫ ਛੰਤ
ਪਨੇ੩੫੯ ਸੁਣਿਯਾਰਹਮਾਰੇਸਜ ੧
ਪਨੇ੩੫੯ ਜਿਉਜਾਨਹੁਤਿਉਰਾ ੨
ਪਨੇ੩੬੦ ਪਾਧਾਣੂਸੰਸਾਰੁਗਾਰਬਿ ੩
ਜੈਤਸਰੀਮਹਲਾ੫ਵਾਰਸਲੋਕਾ
ਨਾਲਿ॥
ਪਨੇ੩੬੦ ਹਰਿਏਕੁਨਿਰੰਜਨੁਗਾ ੧
ਜੈਤਸਰੀਬਾਣੀਭਗਤਾਕੀ॥
ਪਨੇ੩੬੩ ਨਾਥਕਛੂਅਨਜਾਨਉ ੧
੩੨ ਜੋੜੁ

੧ਓ ਸਤਿਗੁਰਪ੍ਰਸਾਦਿ॥
ਤਤਕਰਾਰਾਗਟੋਡੀਕਾ॥
ਰਾਗੁਟੋਡੀਮਹਲਾ੪
ਪਨੇ੩੬੩ ਹਰਿਬਿਨੁਰਹਿਨਸਕੈ ੧
ਟੋਡੀਮਹਲਾ੫
ਪਨੇ੩੬੩ ਸੰਤਨਅਵਰਨਕਾਹੂ ੧
ਪਨੇ੩੬੩ ਹਰਿਬਿਸਰਤਸਦਾ ੨
ਪਨੇ੩੬੩ ਧਾਇਓਰੇਮਨਦਹਦਿ ੩
ਪਨੇ੩੬੪ ਮਾਨੁਖੁਬਿਨੁਬੂਝੇਬਿ ੪
ਪਨੇ੩੬੪ ਕ੍ਰਿਪਾਨਿਧਿਬਸਹੁਰਿ ੫
ਪਨੇ੩੬੪ ਮਾਗਉਦਾਨੁਠਾਕੁਰਨ ੬
ਪਨੇ੩੬੪ ਪ੍ਰਭਜੀਕੋਨਾਮੁਮਨਹਿ ੭
ਪਨੇ੩੬੪ ਨੀਕੇਗੁਣਗਾਉਮਿਟਹੀ ੮
ਪਨੇ੩੬੪ ਸਤਿਗੁਰਆਇਓਸਰ ੯
ਪਨੇ੩੬੪ ਰਸਨਾਗੁਣਗੋਪਾਲਨਿ ੧੦
ਪਨੇ੩੬੪ ਨਿੰਦਕੁਗੁਰਕ੍ਰਿਪਾਤੇਹ ੧੧
ਪਨੇ੩੬੫ ਕਿਰਪਨਤਨਮਨਕਿ ੧੨
ਪਨੇ੩੬੫ ਹਰਿਕੇਚਰਨਕਮਲਮ ੧੩
ਪਨੇ੩੬੫ ਹਰਿਹਰਿਨਾਮੁਸਦਾ ੧੪
ਪਨੇ੩੬੫ ਸ੍ਵਾਮੀਸਰਨਿਪਰਿਓ ੧੫
ਪਨੇ੩੬੫ ਹਾਂਹਾਂਲਪਟਿਓਰੇਮੂ ੧੬
ਪਨੇ੩੬੫ ਹਮਾਰੈਏਕੈਹਰੀਹਰੀ॥ ੧੭
ਪਨੇ੩੬੫ ਰੂੜੋਮਨੁਹਰਿਰੰਗੋਲੋ ੧੮

ਪਨੇ੩੬੫ ਗਰਬਿਗਹਿਲੋੜੋਮੁ ੧੯
ਪਨੇ੩੬੫ ਐਸੋਗੁਨੁਮੇਰੋਪ੍ਰਭ ੨੦
ਪਨੇ੩੬੬ ਮਾਈਮੇਰੇਮਨਕੀਪ੍ਰੀ ੨੧
ਪਨੇ੩੬੬ ਪ੍ਰਭਜੀਮਿਲੁਮੇਰੇਪ੍ਰ ੨੨
ਪਨੇ੩੬੬ ਪ੍ਰਭਤੇਰੇਪਗਕੀਧੂਰਿ ੨੩
ਪਨੇ੩੬੬ ਮਾਈਮੇਰੇਮਨਕੀ ੨੪
ਪਨੇ੩੬੬ ਹਰਿਹਰਿਪਤਿਤਪਾ ੨੫
ਪਨੇ੩੬੬ ਮਾਈਮਾਇਆਛ ੨੬
ਪਨੇ੩੬੬ ਮਾਈਚਰਨਗੁਰਮੀ ੨੭
ਪਨੇ੩੬੬ ਸਾਧਸੰਗਿਹਰਿਹਰਿ ੨੮
ਪਨੇ੩੬੬ ਮਾਈਮੇਰੇਮਨਕੋਸੁਖੁ ੨੯
ਪਨੇ੩੬੬ ਹਰਿਹਰਿਚਰਨਰਿਦੈ ੩੦
ਟੋਡੀਮਹਲਾ੯
ਪਨੇ੩੬੭ ਕਹਉਕਹਾਅਪਨੀ ੧
ਟੋਡੀਬਾਣੀਭਗਤਾਂਕੀ
ਪਨੇ੩੬੭ ਕੋਈਬੋਲੈਨਿਰਵਾ ੧
ਪਨੇ੩੬੭ ਕਉਨਕੋਕਲੰਕੁਰਹਿ ੨
ਪਨੇ੩੬੭ ਤੀਨਛੰਦੇਖੇਲੁਆਛੈ ੩
੩੫ ਜੋੜੁ

੧ਓ ਸਤਿਗੁਰਪ੍ਰਸਾਦਿ॥
ਤਤਕਰਾਰਾਗਬੈਰਾੜੀਕਾ॥
ਰਾਗੁਬੈਰਾੜੀਮਹਲਾ੪
ਪਨੇ੩੬੭ ਸੁਨਿਮਨਅਕਥਕਥਾਹਰਿ ੧
ਪਨੇ੩੬੭ ਮਨਿਮਿਲਿਸੰਤਜਨਾਜਸੁਗਾ ੨
ਪਨੇ੩੬੭ ਹਰਿਜਨੁਰਾਮਨਾਮਗੁਨਗਾ ੩
ਪਨੇ੩੬੭ ਜਪਿਮਨਰਾਮਨਾਮੁਨਿਸਤਾ ੪
ਪਨੇ੩੬੭ ਜਪਿਮਨਹਰਿਨਿਰੰਜਨ ੫
ਪਨੇ੩੬੮ ਜਪਿਮਨਹਰਿਹਰਿਨਾਮੁ ੬
ਰਾਗੁਬੈਰਾੜੀਮਹਲਾ੫
ਪਨੇ੩੬੮ ਸੰਤਜਨਾਮਿਲਿਹਰਿਜ ੧
੭ ਜੋੜੁ

੧ਓ ਸਤਿਗੁਰਪ੍ਰਸਾਦਿ॥
ਤਤਕਰਾਰਾਗਤਿਲੰਗਕਾ॥
ਰਾਗੁਤਿਲੰਗਮਹਲਾ੧
ਪਨੇ੩੬੮ ਯਕਅਰਜਗੁਫਤਮਪੇ ੧
ਪਨੇ੩੬੮ ਭਉਤੇਰਾਭਾਂਗਖਲੜੀ ੨
ਪਨੇ੩੬੮ ਇਹੁਤਨੁਮਾਇਆਪਾਹਿ ੩
ਪਨੇ੩੬੯ ਇਆਨੜੀਏਮਾਨੜਾ ੪
ਪਨੇ੩੬੯ ਜੈਸੀਮੈਆਵੈਖਸਮਕੀ ੫
ਪਨੇ੩੬੯ ਤਿਲੰਗਮਹਲਾ੪
ਪਨੇ੩੬੯ ਸਭਿਆਏਹੁਕਮਿਖਸਮਾ ੧
ਪਨੇ੩੬੯ ਨਿਤਨਿਹਫਲਕਰਮ ੨
ਤਿਲੰਗਮਹਲਾ੫
ਪਨੇ੩੬੯ ਖਾਕਨੂਰਕਰਦੰਆਲਮ ੧

ਪਨੇ੩੬੯ ਤੁਧੁਬਿਨੁਦੂਜਾਨਾਹੀਕੋਇ ੨
ਪਨੇ੩੭੦ ਮਿਹਰਵਾਨੁਸਾਹਿਬੁਮਿਹ ੩
ਪਨੇ੩੭੦ ਕਰਤੇਕੁਦਰਤੀਮੁਸਤਾਕੁ ੪
ਪਨੇ੩੭੦ ਮੀਰਾਂਦਾਨਾਂਦਿਲਸੋਚਾ ੫
ਤਿਲੰਗਮਹਲਾ੧
ਪਨੇ੩੭੦ ਜਿਨਿਕੀਆਤਿਨਿਦੇਖਿ ੧
ਤਿਲੰਗਮਹਲਾ੪
ਪਨੇ੩੭੦ ਹਰਿਕੀਆਕਥਾਕਹਾਣੀ ੧
ਤਿਲੰਗਮਹਲਾ੯
ਪਨੇ੩੭੧ ਚੇਤਨਾਹੈਤਉਚੇਤਲੈਨਿ ੧
ਪਨੇ੩੭੧ ਜਾਗਲੇਹੁਰੇਮਨਜਾਗ ੨
ਪਨੇ੩੭੧ ਹਰਿਜਸੁਰੇਮਨਗਾਇਲੇ ੩
ਤਿਲੰਗਬਾਣੀਭਗਤਾਕੀਕਬੀਜੀ
ਪਨੇ੩੭੧ ਬੇਦਕਤੇਬਇਫਤਰਾਭਾ ੧
ਪਨੇ੩੭੧ ਨਾਮਦੇਵਜੀ
ਪਨੇ੩੭੧ ਮੈਅੰਧੁਲੇਕੀਟੇਕਤੇਰਾਨ ੧
ਪਨੇ੩੭੧ ਹਲੇਯਾਰਾਂਹਲੇਯਾਰਾਂ ੨
੨੦ ਜੋੜੁ

੧ੴ ਸਤਿਗੁਰਪ੍ਰਸਾਦਿ
ਤਤਕਰਾਰਾਗਸੂਹੀਕਾ
ਰਾਗੁਸੂਹੀਮਹਲਾ੧
ਪਨੇ੩੭੨ ਭਾਂਡਾਧੋਇਬੈਸਿਧੂਪੁਦੇ ੧
ਪਨੇ੩੭੨ ਅੰਤਰਿਵਸੈਨਬਾਹਰਿਜਾ ੨
ਪਨੇ੩੭੨ ਉਜਲੁਕੈਹਾਚਿਲਕਣਾ ੩
ਪਨੇ੩੭੨ ਜਪਤਪਕਾਬੰਧੁਬੇੜੁ ੪
ਪਨੇ੩੭੨ ਜਿਨਕਉਭਾਂਡੈਭਾਉ ੫
ਪਨੇ੩੭੨ ਭਾਂਡਾਹਛਾਸੋਇਜੋਤਿਸੁ ੬
ਪਨੇ੩੭੨ ਜੋਗੀਹੋਵੈਜੋਗਵੈਭੋਗੀ ੭
ਪਨੇ੩੭੨ ਜੋਗੁਨਖਿੰਥਾਜੋਗੁਨਡੰ ੮
ਪਨੇ੩੭੨ ਕਉਣਤਰਾਜੀਕਵਣੁ ੯
ਰਾਗੁਸੂਹੀਮਹਲਾ੪
ਪਨੇ੩੭੩ ਮਨਿਰਾਮਨਾਮੁਆਰਾ ੧
ਪਨੇ੩੭੩ ਹਰਿਹਰਿਨਾਮੁਭਜਿਓ ੨
ਪਨੇ੩੭੩ ਹਰਿਨਾਮਾਹਰਿਰੰਙੁਹੈ ੩
ਪਨੇ੩੭੩ ਹਰਿਹਰਿਕਰਹਿਨਿਤ ੪
ਪਨੇ੩੭੪ ਗੁਰਮਤਿਨਗਰੀਖੋ ੫
ਪਨੇ੩੭੪ ਹਰਿਕ੍ਰਿਪਾਕਰੇਮਨਿਹਰਿ ੬
ਪਨੇ੩੭੪ ਨੀਚਜਾਤਿਹਰਿਜਪਤਿ ੭
ਪਨੇ੩੭੪ ਤਿਨ੍ਹੀਅੰਤਰਿਹਰਿਆ ੯
ਪਨੇ੩੭੪ ਜਿਥੈਹਰਿਆਰਾਧੀਐ ੧੦
ਪਨੇ੩੭੫ ਜਿਸਨੋਹਰਿਸੁਪ੍ਰਸੰਨੁ ੧੧
ਪਨੇ੩੭੫ ਤੇਰੇਕਵਨਕਵਨਗੁਨ ੧੨
ਪਨੇ੩੭੫ ਤੂੰਕਰਤਾਸਭੁਕਿਛੁਆ ੧੩
ਪਨੇ੩੭੫ ਜਿਨਕੈਅੰਤਰਿਵਸਿਆ ੧੪
ਪਨੇ੩੭੫ ਕੀਤਾਕਰਣਾਸਰਬਰਜਾ ੧੫

ਰਾਗੁਸੂਹੀਮਹਲਾ੫
ਪਨੇ੩੭੬ ਬਾਜੀਗਰਿਜੈਸੇਬਾਜੀ ੧
ਪਨੇ੩੭੬ ਕੀਤਾਲੋੜਹਿਸੋਪ੍ਰਭਹੋਇ ੨
ਪਨੇ੩੭੬ ਧਨੁਸੋਹਾਗਨਿਜੋਪ੍ਰਭੂਪ ੩
ਪਨੇ੩੭੬ ਗਿਧੁਵਸਿਗੁਰਿਕੀਨਾ ੪
ਪਨੇ੩੭੬ ਉਮਕਿਓਹੀਉਮਿਲਨ ੫
ਪਨੇ੩੭੬ ਕਿਆਗੁਣਤੇਰੇਸਾਰਿਸ ੬
ਪਨੇ੩੭੭ ਸੇਵਾਥੋਰੀਮਾਗਨੁਬਹੁਤਾ ੭
ਪਨੇ੩੭੭ ਬੁਰੇਕਾਮਕਉਊਠਿਖਲੋਇ ੮
ਪਨੇ੩੭੭ ਘਰਮਹਿਠਾਕੁਰੁਨਦਰਿ ੯
ਪਨੇ੩੭੭ ਲਾਲਨੁਰਾਵਿਆਕਵਨ ੧੦
ਪਨੇ੩੭੭ ਤੂੰਜੀਵਨੁਤੂੰਪ੍ਰਾਨਅਧਾਰਾ ੧੧
ਪਨੇ੩੭੭ ਸੁਖਮਹਲਜਾਕੇਊਚਦੁ ੧੨
ਪਨੇ੩੭੭ ਜਾਕੈਦਰਸਿਪਾਪਕੋਟਿਉ ੧੩
ਪਨੇ੩੭੭ ਰਹਣੁਨਪਾਵਹਿਸੁਰਿਨ ੧੪
ਪਨੇ੩੭੭ ਘਟਘਟਅੰਤਰਿਤੁਮਹਿ ੧੫
ਪਨੇ੩੭੭ ਕਵਨਕਾਜਮਾਇਆਵ ੧੬
ਪਨੇ੩੭੮ ਸਿਮਰਿਸਿਮਰਿਤਾਕਉ ੧੭
ਪਨੇ੩੭੮ ਗੁਰਕੈਬਚਨਿਰਿਦੈਧਿਆ ੧੮
ਪਨੇ੩੭੮ ਲੋਭਿਮੋਹਿਮਗਨਅਪ ੧੯
ਪਨੇ੩੭੮ ਪੇਖਤਚਾਖਤਕਹੀਅਤ ੨੦
ਪਨੇ੩੭੮ ਜੀਵਤਮਰੈਬੁਝੈਪ੍ਰਭਸੋ ੨੧
ਪਨੇ੩੭੮ ਗੁਰੁਪਰਮੇਸਰੁਕਰਣੈਹਾਰੁ ੨੨
ਪਨੇ੩੭੮ ਗੁਰਅਪੁਨੇਊਪਰਿਬਲਿ ੨੩
ਪਨੇ੩੭੮ ਦਰਸਨੁਦੇਖਿਜੀਵਾਗੁਰ ੨੪
ਪਨੇ੩੭੮ ਮੀਤੁਸਾਜਨੁਸੁਤਬੰਧਪਭਾ ੨੫
ਪਨੇ੩੭੮ ਗੁਣਗੋਪਾਲਪ੍ਰਭਕੇਨਿਤ ੨੬
ਪਨੇ੩੭੯ ਬੈਕੁੰਠਨਗਰੁਜਹਾਸੰਤ ੨੭
ਪਨੇ੩੭੯ ਅਨਿਕਬੀਗਦਾਸਕੇਪ ੨੮
ਪਨੇ੩੭੯ ਦੀਨੁਛਡਾਇਦੁਨੀਜੋਲਾ ੨੯
ਪਨੇ੩੭੯ ਪ੍ਰਾਤਹਕਾਲਿਹਰਿਨਾਮੁ ੩੦
ਪਨੇ੩੭੯ ਗੁਰਪੂਰੇਜਬਭਏਦਇ ੩੧
ਪਨੇ੩੭੯ ਸੇਸੰਜੋਗਕਰਹੁਮੇਰੇਪਿਆ ੩੨
ਪਨੇ੩੭੯ ਬਹਤੀਜਾਤਕਦੇਦ੍ਰਿਸ ੩੩
ਪਨੇ੩੭੯ ਸਾਧਸੰਗਿਤਰੈਭੈਸਾਗਰੁ ੩੪
ਪਨੇ੩੭੯ ਘਰਕਾਕਾਜੁਨਜਾਣੀਭੂੜਾ ੩੫
ਪਨੇ੩੭੯ ਸੰਤਪ੍ਰਸਾਦਿਨਿਹਚਲੁ ੩੬
ਪਨੇ੩੮੦ ਅੰਮ੍ਰਿਤਬਚਨਸਾਧਕੀ ੩੭
ਪਨੇ੩੮੦ ਗੋਬਿੰਦਾਗੁਣਗਾਉਦਇ ੩੮
ਪਨੇ੩੮੦ ਤਿਸੁਬਿਨੁਦੂਜਾਅਵਰੁ ੩੯
ਪਨੇ੩੮੦ ਦਰਸਨਕਉਲੋਚੈਸਭਕੋ ੪੦
ਪਨੇ੩੮੦ ਭਲੀਸੁਹਾਵੀਛਾਪਰੀ ੪੧
ਪਨੇ੩੮੦ ਹਰਿਕਾਸੰਤੁਪਰਾਨਧਨ ੪੨
ਪਨੇ੩੮੦ ਜਿਨਿਮੋਹੇਬ੍ਰਹਮੰਡਖੰਡ ੪੩
ਰਾਗੁਸੂਹੀਮਹਲਾ੫ ਪੜਤਾਲਾ
ਪਨੇ੩੮੦ ਪ੍ਰੀਤਿਪ੍ਰੀਤਿਗੁਰੀਆਮੋ ੪੪
ਪਨੇ੩੮੦ ਰਾਸਿਮੰਡਲੁਕੀਨੋਆਖਾ ੪੫

ਪੰਨੇ੩੮੦	ਤਉਮੈਆਇਆਸਰਣੀ	੪੬
ਪੰਨੇ੩੮੧	ਸਤਿਗੁਰਪਾਸਿਬੇਨੰਤੀ	੪੭
ਪੰਨੇ੩੮੧	ਤੇਰਾਭਾਣਾਤੂਹੈਮਨਾਇ	੪੮
ਪੰਨੇ੩੮੧	ਵਿਸਰਹਿਨਾਹੀਜਿਤੁ	੪੯
ਪੰਨੇ੩੮੧	ਕਰਮਧਰਮਪਾਖੰਡਜੋ	੫੦
ਪੰਨੇ੩੮੧	ਜੋਕਿਛੁਕਰੈਸੋਈਪ੍ਰਭ	੫੧
ਪੰਨੇ੩੮੧	ਮਹਾਅਗਨਿਤੇਤੁਧੁਹਾ	੫੨
ਪੰਨੇ੩੮੨	ਜਬਕਛੁਨਸੀਓਤਬ	੫੩
ਪੰਨੇ੩੮੨	ਭਾਗਠੜੇਹਰਿਸੰਤਤੁਮਾ	੫੪
ਪੰਨੇ੩੮੨	ਪਾਰਬ੍ਰਹਮਪਰਮੇਸਰ	੫੫
ਪੰਨੇ੩੮੨	ਤੁਧੁਚਿਤਿਆਇਮਹਾ	੫੬
ਪੰਨੇ੩੮੨	ਜਿਸਕੇਸਿਰਊਪਰਿਤੂੰ	੫੭
ਪੰਨੇ੩੮੨	ਸਗਲਤਿਆਗਿਗੁਰ	੫੮
	ਰਾਗੁਸੂਹੀਮਹਲਾ੧ ਅਸਟਪਦੀਆ	
ਪੰਨੇ੩੮੩	ਸਭਿਅਵਗਣਮੈਗੁ	੧
ਪੰਨੇ੩੮੩	ਕਚਾਰੰਗੁਕਸੁੰਭਕਾਥੋ	੨
ਪੰਨੇ੩੮੩	ਮਾਣਸਜਨਮੁਦੁਲੰਭੁ	੩
ਪੰਨੇ੩੮੩	ਜਿਉਆਰਣਿਲੋਹਾਪਾ	੪
ਪੰਨੇ੩੮੪	ਮਨਹੁਨਨਾਮੁਵਿਸਾਰਿ	੫
	ਰਾਗੁਸੂਹੀਮਹਲਾ੩ ਅਸਟਪਦੀਆ	
ਪੰਨੇ੩੮੪	ਨਾਮੈਹੀਤੇਸਭੁਕਿਛੁਹੋ	੧
ਪੰਨੇ੩੮੪	ਕਾਇਆਕਾਮਣਿਅਤਿ	੨
ਪੰਨੇ੩੮੪	ਦੁਨੀਆਨਸਾਲਾਹਿ	੩
ਪੰਨੇ੩੮੬	ਹਰਿਜੀਸੂਖਮੁਅਗਮੁ	੪
	ਰਾਗੁਸੂਹੀਮਹਲਾ੪ ਅਸਟਪਦੀਆ	
ਪੰਨੇ੩੮੬	ਕੋਈਆਣਿਮਿਲਾਵੈ	੧
ਪੰਨੇ੩੮੭	ਅੰਦਰਿਸਚਾਨੇਹੁਲਾਇ	੨
	ਰਾਗੁਸੂਹੀਅਸਟਪਦੀਆਮਹਲਾ੫	
ਪੰਨੇ੩੮੭	ਉਰਝਿਰਹਿਓਬਿਖਿ	੧
ਪੰਨੇ੩੮੭	ਮਿਥਨਮੋਹਅਗਨਿਸੋ	੨
ਪੰਨੇ੩੮੭	ਜਿਨਡਿਠਿਆਮਨੁਰਹ	੩
ਪੰਨੇ੩੮੮	ਜੇਭੁਲੀਜੇਚੁਕੀਸਾਈ	੪
ਪੰਨੇ੩੮੮	ਸਿਮ੍ਰਿਤਿਬੇਦਪੁਰਾਣ	੫
	ਰਾਗੁਸੂਹੀਮਹਲਾ੧ ਕੁਚਜੀ	
ਪੰਨੇ੩੮੮	ਮੰਞੁਕੁਚਜੀਅੰਮਾਵ	੧
ਪੰਨੇ੩੮੯	ਜਾਤੂਤਾਮੈਸਭੁਕੋਤੂਸਾਹਿ	੨
ਪੰਨੇ੩੮੯	ਜੋਦੀਸੈਗੁਰਸਿਖੜਾ	੩
	ਰਾਗੁਸੂਹੀਛੰਤਮਹਲਾ੧	
ਪੰਨੇ੩੮੯	ਭਰਿਜੋਬਨਿਮੈਮਤਪੇ	੧
ਪੰਨੇ੩੮੯	ਹਮਘਰਿਸਾਜਨਆਏ	੨
ਪੰਨੇ੩੯੦	ਆਵਹੁਸਜਣਾਹਉਦੇਖਾ	੩
ਪੰਨੇ੩੯੦	ਜਿਨਿਕੀਆਤਿਨਿਦੇਖਿ	੪
ਪੰਨੇ੩੯੦	ਮੇਰਾਮਨੁਰਾਤਾਗੁਣਰਵੈ	੫
	ਰਾਗੁਸੂਹੀਛੰਤਮਹਲਾ੩	
ਪੰਨੇ੩੯੧	ਸੁਖਸੋਹਿਲੜਾਹਰਿ	੧
ਪੰਨੇ੩੯੧	ਭਗਤਜਨਾਕੀਹਰਿਜੀ	੨
ਪੰਨੇ੩੯੨	ਸਬਦਿਸਚੈਸਚੁਸੋਹਿ	੩
ਪੰਨੇ੩੯੨	ਜੁਗਚਾਰੇਧਨਜੇਭਵੈ	੪
ਪੰਨੇ੩੯੩	ਹਰਿਹਰੇਹਰਿਗੁਣਗਾ	੫
ਪੰਨੇ੩੯੩	ਜੇਲੋੜਹਿਵਰੁਬਾਲ	੬
ਪੰਨੇ੩੯੩	ਸੋਹਿਲੜਾਹਰਿਰਾਮ	੭
	ਰਾਗੁਸੂਹੀਮਹਲਾ੪ ਛੰਤ	
ਪੰਨੇ੩੯੪	ਸਤਿਗੁਰੁਪੁਰਖੁਮਿਲਾ	੧
ਪੰਨੇ੩੯੪	ਹਰਿਪਹਿਲੜੀਲਾਵ	੨
ਪੰਨੇ੩੯੫	ਗੁਰਮੁਖਿਹਰਿਗੁਣਗਾ	੩
ਪੰਨੇ੩੯੫	ਆਵਹੋਸੰਤਜਨਹੁਗੁ	੪
ਪੰਨੇ੩੯੫	ਗੁਰੁਸੰਤਜਨੋਪਿਆਰਾ	੫
ਪੰਨੇ੩੯੬	ਮਾਰੇਹਿਸੁਵੇਜਨਹਉ	੬
	ਰਾਗੁਸੂਹੀਛੰਤਮਹਲਾ੫	
ਪੰਨੇ੩੯੬	ਸੁਣਿਬਾਵਰੇਤੂਕਾਇਦੇ	੧
ਪੰਨੇ੩੯੬	ਹਰਿਚਰਣਕਮਲਕੀ	੨
ਪੰਨੇ੩੯੭	ਗੋਬਿੰਦਗੁਣਗਾਵਣ	੩
ਪੰਨੇ੩੯੭	ਤੂਠਾਕੁਰੋਬੈਰਾਗਰੋਮੈਜੇ	੪
ਪੰਨੇ੩੯੭	ਸਾਜਨੁਪੁਰਖੁਸਤਿਗੁਰੁ	੫
ਪੰਨੇ੩੯੮	ਕਰਿਕਿਰਪਾਮੇਰੇਪ੍ਰੀਤ	੬
ਪੰਨੇ੩੯੮	ਹਰਿਜਪੇਹਰਿਮੰਦਰੁਸਾ	੭
ਪੰਨੇ੩੯੮	ਭੈਸਾਗਰੋਭੈਸਾਗਰੁਤ	੮
ਪੰਨੇ੩੯੯	ਅਬਚਲੁਨਗਰੁਗੋਬਿੰ	੯
ਪੰਨੇ੩੯੯	ਸੰਤਾਕੇਕਾਰਜਿਆਪਿ	੧੦
ਪੰਨੇ੪੦੦	ਮਿਠਬੋਲੜਾਜੀਹਰਿਸਜ	੧੧
	ਵਾਰਸੂਹੀਕੀਸਲੋਕਾਨਾਲਿਮਹਲਾ੩	
ਪੰਨੇ੪੦੦	ਆਪੇਤਖਤੁਰਚਾਇਓਨੁ	੧
	ਰਾਗੁਸੂਹੀਬਾਣੀਸੀਕਬੀਰਜੀਉ	
ਪੰਨੇ੪੦੪	ਅਵਤਰਿਆਇਕਹਾ	੧
ਪੰਨੇ੪੦੪	ਥਰਹਰਕੰਪੈਬਾਲਾਜੀ	੨
ਪੰਨੇ੪੦੪	ਅਮਲੁਸਿਰਨੋਲੇਖਾਦੇ	੩
ਪੰਨੇ੪੦੪	ਥਾਕੇਨੈਨਸ੍ਰਵਨਸੁਨਿਥਾ	੪
ਪੰਨੇ੪੦੪	ਏਕੁਕੋਟੁਪੰਚਸਿਕਦਾਰ	੫
	ਰਾਗੁਸੂਹੀਬਾਣੀਸੀਰਵਿਦਾਸਜੀ	
ਪੰਨੇ੪੦੪	ਸਹਕੀਸਾਰਸੁਹਾਗਨਿ	੧
ਪੰਨੇ੪੦੪	ਜੋਦਿਨਆਵਹਿਸੋਦਿਨ	੨
ਪੰਨੇ੪੦੪	ਊਚੇਮੰਦਰਸਾਲਰਸੋਈ	੩
	ਰਾਗੁਸੂਹੀਬਾਣੀਸੇਖਫਰੀਦਜੀ	
ਪੰਨੇ੪੦੫	ਤਪਿਤਪਿਲੁਹਿਲੁਹਿ	੧
ਪੰਨੇ੪੦੫	ਬੇੜਾਬੰਧਿਨਸਕਿਓਬੰ	੨
	੧੪੧ ਜੋੜੁ	

ੴ ਸਤਿਗੁਰਪ੍ਰਸਾਦਿ॥

ਤਤਕਰਾਰਾਗਬਿਲਾਵਲਕਾ॥

	ਰਾਗੁਬਿਲਾਵਲੁਮਹਲਾ੧	
ਪੰਨੇ੪੦੫	ਤੂਸੁਲਤਾਨੁਕਹਾਹਉ	੧
ਪੰਨੇ੪੦੫	ਮਨੁਮੰਦਰੁਤਨੁਵੇਸਕ	੨

ਪੰਨੇ੪੦੫	ਆਪੇਸਬਦੁਆਪੇਨੀ	੩	ਪੰਨੇ੪੦੯	ਮੇਰੈਮਨਿਤੇਰੀਟੇਕਮੇਰੇਪਿ	੪
ਪੰਨੇ੪੦੬	ਗੁਰਬਚਨੀਮਨੁਸਹਜ	੪	ਪੰਨੇ੪੦੯	ਬਿਖੈਬਨੁਫੀਕਾਤਿਆ	੫
	ਬਿਲਾਵਲੁਮਹਲਾ੩		ਪੰਨੇ੪੦੯	ਏਕਰੂਪਸਗਲੋਪਾਸਾ	੬
ਪੰਨੇ੪੦੬	ਧ੍ਰਿਗੁਧ੍ਰਿਗੁਖਾਇਆ	੧	ਪੰਨੇ੪੦੯	ਆਪਿਉਪਾਵਨਆਪਿ	੭
ਪੰਨੇ੪੦੬	ਅਤੁਲੁਕਿਉਤੋਲਿਆ	੨	ਪੰਨੇ੪੦੯	ਭੂਲੇਮਾਰਗੁਜਿਨਹਿਬ	੮
ਪੰਨੇ੪੦੬	ਸਾਹਿਬਤੇਸੇਵਕੁਸੇਵ	੩	ਪੰਨੇ੪੦੯	ਤਨੁਮਨੁਧਨੁਅਰਪਉਸ	੯
ਪੰਨੇ੪੦੬	ਪੂਰਾਥਾਟੁਬਣਾਇਆ	੪	ਪੰਨੇ੪੧੦	ਮਾਤਪਿਤਾਸੁਤਸਾਥਿ	੧੦
ਪੰਨੇ੪੦੬	ਗੁਰਮੁਖਿਪ੍ਰੀਤਿਜਿਸਨੋ	੫	ਪੰਨੇ੪੧੦	ਗੁਰੁਪੂਰਾਵਡਭਾਗੀਪ	੧੧
ਪੰਨੇ੪੦੭	ਪੂਰੇਗੁਰਤੇਵਡਿਆਈਪਾ	੬	ਪੰਨੇ੪੧੦	ਗੁਰਕਾਸਬਦੁਰਿਦੈਮ	੧੨
	ਰਾਗੁਬਿਲਾਵਲੁਮਹਲਾ੪		ਪੰਨੇ੪੧੦	ਸਗਲਮਨੋਰਥਪਾਈਅ	੧੩
ਪੰਨੇ੪੦੭	ਉਦਮਮਤਿਪ੍ਰਭਅੰਤਰ	੧	ਪੰਨੇ੪੧੦	ਮੋਹਿਨਿਰਗੁਨਸਭਗੁਣ	੧੪
ਪੰਨੇ੪੦੭	ਹਮਮੂਰਖਮੁਗਧਆਗਿ	੨	ਪੰਨੇ੪੧੦	ਕਵਨੁਜਾਨੈਪ੍ਰਭਤੁਮਰੀ	੧੫
ਪੰਨੇ੪੦੭	ਹਮਰਾਚਿਤੁਲੁਭਤਮੋਹਿ	੩	ਪੰਨੇ੪੧੦	ਮਾਤਗਰਭਮਹਿਹਾਥਦੇ	੧੬
ਪੰਨੇ੪੦੭	ਆਵਹੁਸੰਤਮਿਲਹੁ	੪	ਪੰਨੇ੪੧੦	ਮਾਤਪਿਤਾਸੁਤਬੰਧਪ	੧੭
ਪੰਨੇ੪੦੮	ਖਤ੍ਰੀਬ੍ਰਾਹਮਣੁਸੂਦੁਵੈ	੫	ਪੰਨੇ੪੧੦	ਸੁਖਨਿਧਾਨਪੂਰਨਗੁਰ	੧੮
ਪੰਨੇ੪੦੮	ਅਨਦਮੂਲੁਧਿਆਇ	੬	ਪੰਨੇ੪੧੧	ਕਵਨਸੰਜੋਗਮਿਲਉ	੧੯
	ਰਾਗੁਬਿਲਾਵਲੁਮਹਲਾ੪		ਪੰਨੇ੪੧੧	ਚਰਨਕਮਲਪ੍ਰਭਹਿਰਦੈ	੨੦
	ਪੜਤਾਲਾ।		ਪੰਨੇ੪੧੧	ਸਾਂਤਿਪਾਈਗੁਰਿਸਤਿ	੨੧
ਪੰਨੇ੪੦੮	ਬੋਲਹੁਭਈਆਰਾਮਨਾਮੁ	੧	ਪੰਨੇ੪੧੧	ਮਮਤਾਮੋਹਧ੍ਰੋਹਮਦਿਮਾ	੨੨
	ਰਾਗੁਬਿਲਾਵਲੁਮਹਲਾ੫		ਪੰਨੇ੪੧੧	ਸਗਲਅਨੰਦੁਕੀਆ	੨੩
ਪੰਨੇ੪੦੮	ਨਦਰੀਆਵੈਤਿਸੁਸਿ	੧	ਪੰਨੇ੪੧੧	ਜਿਸੁਊਪਰਿਹੋਵਤਦ	੨੪
ਪੰਨੇ੪੦੮	ਸਰਬਕਲਿਆਣਕੀ	੨	ਪੰਨੇ੪੧੧	ਮਨਮਾਹਿਸਿੰਚਹੁਹਰਿ	੨੫
ਪੰਨੇ੪੦੮	ਸੁਖਨਿਧਾਨਪ੍ਰੀਤਮ	੩	ਪੰਨੇ੪੧੧	ਰੋਗੁਗਇਆਪ੍ਰਭਿਆ	੨੬

ਪੰਨੇ੪੧੧	ਸਤਿਗੁਰਕਰਿਦੀਨੇ	੨੭	ਪੰਨੇ੪੧੪	ਸੋਈਮਲੀਨੁਦੀਨੁਹੀਨੁ	੫੦
ਪੰਨੇ੪੧੧	ਤਾਪਸੰਤਾਪਸਗਲੇ	੨੮	ਪੰਨੇ੪੧੪	ਜਲੁਢੋਵਉਇਹਸੀ	੫੧
ਪੰਨੇ੪੧੧	ਕਾਹੂਸੰਗਿਨਚਾਲਹੀ	੨੯	ਪੰਨੇ੪੧੪	ਇਹੁਸਾਗਰੁਸੋਈਤਰੈ	੫੨
ਪੰਨੇ੪੧੧	ਸਹਜਸਮਾਧਿਅਨੰਦ	੩੦	ਪੰਨੇ੪੧੫	ਬੰਧਨਕਾਟੇਆਪਿਪ੍ਰਭਿ	੫੩
ਪੰਨੇ੪੧੨	ਮ੍ਰਿਤਮੰਡਲਜਗੁਸਾ	੩੧	ਪੰਨੇ੪੧੫	ਭੈਤੇਉਪਜੈਭਗਤਿਪ੍ਰਭ	੫੪
ਪੰਨੇ੪੧੨	ਲੋਕਨਕੀਆਵਡਿ	੩੨	ਪੰਨੇ੪੧੫	ਤ੍ਰਿਸਨਬੁਝੀਮਮਤਾਗ	੫੫
ਪੰਨੇ੪੧੨	ਲਾਲਰੰਗੁਤਿਸਕਉ	੩੩	ਪੰਨੇ੪੧੫	ਹਰਿਭਗਤਾਕਾਆਸਰਾ	੫੬
ਪੰਨੇ੪੧੨	ਰਾਖਹੁਅਪਨੀਸਰਣਿ	੩੪	ਪੰਨੇ੪੧੫	ਬੰਧਨਕਾਟੈਸੋਪ੍ਰਭੂਜਾਕੈ	੫੭
ਪੰਨੇ੪੧੨	ਦੋਸੁਨਕਾਹੂਦੀਜੀਐ	੩੫	ਪੰਨੇ੪੧੫	ਕਵਨੁਕਵਨੁਨਹੀਪਤਰਿ	੫੮
ਪੰਨੇ੪੧੨	ਮਿਰਤੁਹਸੈਸਿਰਊਪ	੩੬	ਪੰਨੇ੪੧੫	ਉਦਮੁਕਰਤਆਨਦੁਭ	੫੯
ਪੰਨੇ੪੧੨	ਪਿੰਗੁਲਪਰਬਤਪਾ	੩੭	ਪੰਨੇ੪੧੬	ਜਿਨਿਤੂਬੰਧਿਕਰਿਛੋ	੬੦
ਪੰਨੇ੪੧੨	ਅਹੰਬੁਧਿਪਰਬਾਦ	੩੮	ਪੰਨੇ੪੧੬	ਖੋਜਤਖੋਜਤਮੈਫਿਰਾ	੬੧
ਪੰਨੇ੪੧੩	ਚਰਨਭਏਸੰਤਬੋਹਿ	੩੯	ਪੰਨੇ੪੧੬	ਜੀਅਜੰਤਸੁਪ੍ਰਸੰਨਭ	੬੨
ਪੰਨੇ੪੧੩	ਬਿਨੁਸਾਧੂਜੋਜੀਵਨਾ	੪੦	ਪੰਨੇ੪੧੬	ਸਿਮਰਿਸਿਮਰਿਪੂਰਨ	੬੩
ਪੰਨੇ੪੧੩	ਟਹਲਕਰਉਤੇਰੇਦਾ	੪੧	ਪੰਨੇ੪੧੬	ਹਰਿਹਰਿਹਰਿਆਰਾਧੀ	੬੪
ਪੰਨੇ੪੧੩	ਕੀਤਾਲੋੜਹਿਸੋਕਰ	੪੨	ਪੰਨੇ੪੧੬	ਅਵਰਿਉਪਾਵਸਭਿ	੬੫
ਪੰਨੇ੪੧੩	ਸਾਧਸੰਗਤਿਕੈਬਾਸ	੪੩	ਪੰਨੇ੪੧੬	ਕਰੁਧਰਿਮਸਤਕਿਥਾ	੬੬
ਪੰਨੇ੪੧੩	ਪਾਣੀਪਖਾਪੀਸੁਦਾ	੪੪	ਪੰਨੇ੪੧੬	ਚਰਣਕਮਲਕਾਆਸ	੬੭
ਪੰਨੇ੪੧੩	ਸ੍ਰਵਨੀਸੁਨਉਹਰਿ	੪੫	ਪੰਨੇ੪੧੬	ਮਨਿਤਨਿਪ੍ਰਭੁਆਰਾ	੬੮
ਪੰਨੇ੪੧੪	ਅਟਲਬਚਨਸਾਧੂ	੪੬	ਪੰਨੇ੪੧੭	ਜੀਅਜੁਗਤਿਵਸਿਪ੍ਰ	੬੯
ਪੰਨੇ੪੧੪	ਮਾਟੀਤੇਜਿਨਿਸਾਜਿ	੪੭	ਪੰਨੇ੪੧੭	ਸਿਮਰਿਸਿਮਰਿਪ੍ਰਭੁ	੭੦
ਪੰਨੇ੪੧੪	ਏਕਟੇਕਗੋਵਿੰਦਕੀ	੪੮	ਪੰਨੇ੪੧੭	ਦਾਸਤੇਰੇਕੀਬੇਨਤੀਰਿਦ	੭੧
ਪੰਨੇ੪੧੪	ਮਹਾਤਪਾਤਿਤੇਭਈ	੪੯	ਪੰਨੇ੪੧੭	ਸਰਬਸਿਧਿਹਰਿਗਾਈ	੭੨

ਪੰਨੇ੪੧੭	ਅਰਦਾਸਿਸੁਣੀਦਾਤਾ	੭੩	ਪੰਨੇ੪੧੯	ਐਸੇਕਾਹੇਭੂਲਿਪਰੇ	੯੬
ਪੰਨੇ੪੧੭	ਮੀਤਹਮਾਰੇਸਾਜਨਾਰਾ	੭੪	ਪੰਨੇ੪੧੯	ਮਨਤਨਰਸਨਾਹਰਿਚੀਨ੍ਹ	੯੭
ਪੰਨੇ੪੧੭	ਗੁਰੁਪੂਰਾਆਰਾਧਿਆ	੭੫	ਪੰਨੇ੪੧੯	ਗੁਰਿਪੂਰੈਮੇਰੀਰਾਖਿਲਈ	੯੮
ਪੰਨੇ੪੧੭	ਧਰਤਿਸੁਹਾਵੀਸਫਲ	੭੬	ਪੰਨੇ੪੨੦	ਸਦਾਸਦਾਜਪੀਐਪ੍ਰਭ	੯੯
ਪੰਨੇ੪੧੭	ਰੋਗੁਮਿਟਾਇਆਆਪਿ	੭੭	ਪੰਨੇ੪੨੦	ਮਨਤਨਅੰਤਰਿਪ੍ਰਭੁਆਹੀ	੧੦੦
ਪੰਨੇ੪੧੭	ਮਰਿਮਰਿਜਨਮੇਜਿਨ	੭੮	ਪੰਨੇ੪੨੦	ਧੀਰਉਦੇਖਿਤੁਮਾਰੇਰੰਗਾ	੧੦੧
ਪੰਨੇ੪੧੭	ਤਾਤੀਵਾਉਨਲਾਗਈ	੭੯	ਪੰਨੇ੪੨੦	ਅਚੁਤਪੂਜਾਜੋਗਗੋਪਾਲ	੧੦੨
ਪੰਨੇ੪੧੭	ਅਪਣੇਬਾਲਕਆਪਿ	੮੦	ਪੰਨੇ੪੨੦	ਸਿਮਰਤਨਾਮੁਕੋਟਿਜਤ	੧੦੩
ਪੰਨੇ੪੧੮	ਮੇਰੇਮੋਹਨਸ੍ਰਵਨੀਇਹ	੮੧	ਪੰਨੇ੪੨੦	ਸੁਲਹੀਤੇਨਾਰਾਇਣਿਰਾ	੧੦੪
ਪੰਨੇ੪੧੮	ਪ੍ਰਭਜੀਤੂਮੇਰੇਪ੍ਰਾਨਅ	੮੨	ਪੰਨੇ੪੨੦	ਪੂਰੇਗੁਰਕੀਪੂਰੀਸੇਵਾ	੧੦੫
ਪੰਨੇ੪੧੮	ਸੁਣੀਐਤਪ੍ਰਭਭਉਸ	੮੩	ਪੰਨੇ੪੨੦	ਤਾਪਪਾਪਤੇਰਾਖੇਆਪਾ	੧੦੬
ਪੰਨੇ੪੧੮	ਸੰਤਨਕੈਸੁਨੀਅਤਪ੍ਰਭ	੮੪	ਪੰਨੇ੪੨੦	ਜਿਸਤੇਉਪਜਿਆਤਿਸਹਿ	੧੦੭
ਪੰਨੇ੪੧੮	ਰਾਖਿਲੀਏਅਪਨੇਜ	੮੫	ਪੰਨੇ੪੨੦	ਦੇਵੈਥਾਵਰਖੇਗੁਰਸੂਰੇ	੧੦੮
ਪੰਨੇ੪੧੮	ਤਾਪੁਲਾਹਿਆਗੁਰਸਿ	੮੬	ਪੰਨੇ੪੨੧	ਦਰਸਨੁਦੇਖਤਦੋਖਨਸੇ	੧੦੯
ਪੰਨੇ੪੧੮	ਸਤਿਗੁਰਸਬਦਿਉਜਾ	੮੭	ਪੰਨੇ੪੨੧	ਤਨੁਧਨੁਜੋਬਨੁਚਲਤ	੧੧੦
ਪੰਨੇ੪੧੮	ਬਿਨੁਹਰਿਕਾਮਿਨਆ	੮੮	ਪੰਨੇ੪੨੧	ਆਪਨਾਪ੍ਰਭੁਆਇਆ	੧੧੧
ਪੰਨੇ੪੧੯	ਹਰਿਹਰਿਨਾਮੁਅਪਾਰ	੮੯	ਪੰਨੇ੪੨੧	ਗੋਬਿਦੁਸਿਮਰਿਹੋਆ	੧੧੨
ਪੰਨੇ੪੧੯	ਗੋਬਿੰਦਗੋਬਿੰਦਗੋਬਿੰ	੯੦	ਪੰਨੇ੪੨੧	ਪਾਰਬ੍ਰਹਮਪ੍ਰਭਭਏਕ੍ਰਿ	੧੧੩
ਪੰਨੇ੪੧੯	ਕਿਆਹਮਜੀਅਜੰਤ	੯੧	ਪੰਨੇ੪੨੧	ਮੂਲਾਲਨਸਿਉਪ੍ਰੀਤ	੧੧੪
ਪੰਨੇ੪੧੯	ਅਗਮਰੂਪਾਅਬਿਨਾਸੀ	੯੨	ਪੰਨੇ੪੨੧	ਹਰਿਕੇਚਰਨਜਪਿਜਾਂਉ	੧੧੫
ਪੰਨੇ੪੧੯	ਸੰਤਸਰਣਿਸੰਤਟਹਲ	੯੩	ਪੰਨੇ੪੨੧	ਰਾਖਿਲੀਏਸਤਿਗੁਰਕੀ	੧੧੬
ਪੰਨੇ੪੧੯	ਮਨਕਿਆਕਹਤਾਹਉ	੯੪	ਪੰਨੇ੪੨੧	ਮੈਨਾਹੀਪ੍ਰਭਸਭੁਕਿਛੁ	੧੧੭
ਪੰਨੇ੪੧੯	ਨਿੰਦਕੁਐਸੇਹੀਝਰਿ	੯੫	ਪੰਨੇ੪੨੧	ਤੁਮਸਮਰਥਾਕਾਰਨਕਰਨ	੧੧੮

ਪੰਨੇ੪੨੨	ਐਸੀਕਿਰਪਾਮੋਹਿਕਰ	੧੧੯	ਪੰਨੇ੪੨੪	ਬਿਲਾਵਲੁਮਹਲਾ੪	
ਪੰਨੇ੪੨੨	ਐਸੀਦੀਖਿਆਜਨ	੧੨੦		ਅਸਟਪਦੀਆ	
ਪੰਨੇ੪੨੨	ਜਿਉਭਾਵੈਤਿਉਮੋ	੧੨੧	ਪੰਨੇ੪੨੪	ਆਪੇਆਪੁਖਾਇਹਉਮੈ	੧
ਪੰਨੇ੪੨੨	ਰਾਖੁਸਦਾਪ੍ਰਭਅਪਨੈ	੧੨੨	ਪੰਨੇ੪੨੪	ਹਰਿਹਰਿਨਾਮੁਸੀਤਲ	੨
ਪੰਨੇ੪੨੨	ਅਪੁਨੇਸੇਵਕਕਉਕਿ	੧੨੩	ਪੰਨੇ੪੨੫	ਗੁਰਮੁਖਿਅਗਮਅਗੋਚਰ	੩
ਪੰਨੇ੪੨੨	ਆਗੈਪਾਛੈਕੁਸਲੁਭ	੧੨੪	ਪੰਨੇ੪੨੫	ਸਤਿਗੁਰੁਪਰਚੈਮਨਿਮੁੰਦ੍ਰਾ	੪
ਪੰਨੇ੪੨੨	ਬਿਨੁਭੈਭਗਤੀਤਰਨੁ	੧੨੫	ਪੰਨੇ੪੨੬	ਅੰਤਰਿਪਿਆਸਉਠੀਪ੍ਰਭ	੫
ਪੰਨੇ੪੨੨	ਆਪਹਿਮੇਲਿਲਏ	੧੨੬	ਪੰਨੇ੪੨੬	ਮੈਮਨਿਤਨਿਪ੍ਰੇਮੁਅਗਮ	੬
ਪੰਨੇ੪੨੨	ਜੀਵਉਨਾਮੁਸੁਨੀ	੧੨੭		ਰਾਗੁਬਿਲਾਵਲੁਮਹਲਾ੫	
	ਰਾਗੁਬਿਲਾਵਲੁਮਹਲਾ੫			ਅਸਟਪਦੀਆ	
	ਪੜਤਾਲਾ		ਪੰਨੇ੪੨੬	ਉਪਮਾਜਾਤਨਕਹੀਮੇਰੇਪ੍ਰ	੧
ਪੰਨੇ੪੨੩	ਮੋਹਨਨੀਦਨਆਵੈ	੧	ਪੰਨੇ੪੨੭	ਪ੍ਰਭਜਨਮਮਰਨਨਿਵਾਰਿ	੨
ਪੰਨੇ੪੨੩	ਮੋਰੀਅਹੰਜਾਇਦਰਸ	੨		ਬਿਲਾਵਲੁਮਹਲਾ੧ਥਿਤੀ	
	ਰਾਗੁਬਿਲਾਵਲੁਮਹਲਾ੯		ਪੰਨੇ੪੨੭	ਏਕਮਏਕੰਕਾਰੁਨਿਰਾਲਾ	੧
ਪੰਨੇ੪੨੩	ਦੁਖਹਰਤਾਹਰਿਨਾਮੁ	੧		ਬਿਲਾਵਲੁਮਹਲਾ੩ਵਾਰਸਤ	
ਪੰਨੇ੪੨੩	ਹਰਿਕੇਨਾਮਬਿਨਾਦੁ	੨	ਪੰਨੇ੪੨੮	ਆਦਿਤਵਾਰਆਦਿਪੁਰਖੁ	੧
ਪੰਨੇ੪੨੩	ਜਾਮੈਭਜਨੁਰਾਮਕੋਨ	੩	ਪੰਨੇ੪੨੯	ਆਦਿਪੁਰਖੁਆਪੇਸ੍ਰਿਸਟਿ	੨
	ਬਿਲਾਵਲੁਅਸਟਪਦੀਆ			ਬਿਲਾਵਲੁਮਹਲਾ੧ ਛੰਤ	
	ਮਹਲਾ੧		ਪੰਨੇ੪੨੯	ਮੁੰਧਨਵੇਲੜੀਆਗੋਇ	੧
ਪੰਨੇ੪੨੩	ਨਿਕਟਿਵਸੈਦੇਖੈਸਭੁ	੧	ਪੰਨੇ੪੩੦	ਮੈਮਨਿਚਾਉਘਣਾਸਾ	੨
ਪੰਨੇ੪੨੪	ਮਨਕਾਕਹਿਆਮਨਸਾ	੨		ਬਿਲਾਵਲੁਮਹਲਾ੪ ਛੰਤ	
	ਬਿਲਾਵਲੁਮਹਲਾ੩ ਅਸਟਪਦੀ		ਪੰਨੇ੪੩੦	ਮੇਰਾਹਰਿਪ੍ਰਭੁਸੇਜੈਆਇ	੧
ਪੰਨੇ੪੨੪	ਜਗੁਕਊਆਮੁਖਿਚੁੰ	੧	ਪੰਨੇ੪੩੦	ਮੇਰਾਹਰਿਪ੍ਰਭੁਰਾਵਣਿਆ	੨

ਬਿਲਾਵਲੁਮਹਲਾ੫ ਛੰਤ
ਪੰਨੇ੪੩੧ ਮੰਗਲਸਾਜੁਭਇਆ ੧
ਪੰਨੇ੪੩੧ ਭਾਗਸੁਲਖਣਾਹਰਿਕੰ ੨
ਪੰਨੇ੪੩੧ ਸਖੀਆਉਸਖੀਵਸਿ ੩
ਪੰਨੇ੪੩੨ ਸੁਖਸਾਗਰਪ੍ਰਭੁਪਾਈ ੪
ਪੰਨੇ੪੩੨ ਹਰਿਖੋਜਹੁਵਡਭਾਗੀਹੋ ੫
ਬਿਲਾਵਲਕੀਵਾਰਮਹਲਾ੪
ਪੰਨੇ੪੩੨ ਹਰਿਉਤਮੁਹਰਿਪ੍ਰਭੁਗਾ ੧
ਬਿਲਾਵਲੁਬਾਣੀਭਗਤਾ
ਕੀਕਬੀਰਜੀਉਕੀ
ਪੰਨੇ੪੩੬ ਐਸੋਇਹੁਸੰਸਾਰੁਪੇਖ ੧
ਪੰਨੇ੪੩੬ ਬਿਦਿਆਨਪਰਉਬਾਦੁ ੨
ਪੰਨੇ੪੩੬ ਗ੍ਰਿਹੁਤਜਿਬਨਖੰਡ ੩
ਪੰਨੇ੪੩੬ ਨਿਤਉਠਿਕੋਰੀਗਾਗਰਿ ੪
ਪੰਨੇ੪੩੬ ਕੋਊਹਰਿਸਮਾਨਿਨਹੀ ੫
ਪੰਨੇ੪੩੬ ਰਾਖਿਲੇਹੁਹਮਤੇਬਿਗਰੀ ੬
ਪੰਨੇ੪੩੭ ਦਰਮਾਦੇਠਾਢੇਦਰਬਾਰਿ ੭
ਪੰਨੇ੪੩੭ ਡੰਡਾਮੁੰਦ੍ਰਾਖਿੰਥਾਆਧਾ ੮
ਪੰਨੇ੪੩੭ ਇਨਿਮਾਇਆਜਗਦੀ ੯
ਪੰਨੇ੪੩੭ ਸਰੀਰਸਰੋਵਰਭੀਤਰੇ ੧੦
ਪੰਨੇ੪੩੭ ਜਨਮਮਰਨਕਾਭ੍ਰਮੁਗ ੧੧
ਪੰਨੇ੪੩੭ ਚਰਨਕਮਲਜਾਕੈਰਿ ੧੨
ਬਿਲਾਵਲੁਬਾਣੀਭਗਤਨਾਮਦੇਵਜੀ
ਪੰਨੇ੪੩੭ ਸਫਲਜਨਮੁਮੋਕਉਗੁ ੧
ਬਿਲਾਵਲੁਬਾਣੀਰਵਿਦਾਸ
ਭਗਤਕੀ
ਪੰਨੇ੪੩੭ ਦਾਰਿਦੁਦੇਖਿਸਭਕੋਹਸੈ ੧
ਪੰਨੇ੪੩੭ ਜਿਹਕੁਲਸਾਧੁਬੈਸਨੋ ੨
ਬਾਣੀਸਧਨੇਕੀਰਾਗੁਬਿਲਾਵਲੁ
ਪੰਨੇ੪੩੮ ਨ੍ਰਿਪਕੰਨਿਆਕੇਕਾਰ ੧
੧੮੯ ਜੋੜੁ

ੴਸਤਿਗੁਰਪ੍ਰਸਾਦਿ

ਤਤਕਰਾਰਾਗਗੌੜਕਾ

ਰਾਗੁਗੌੜਮਹਲਾ੪
ਪੰਨੇ੪੩੮ ਜੇਮਨਿਚਿਤਿਆਸ ੧
ਪੰਨੇ੪੩੮ ਐਸਾਹਰਿਸੇਵੀਐ ੨
ਪੰਨੇ੪੩੯ ਹਰਿਸਿਮਰਤਸਦਾ ੩
ਪੰਨੇ੪੩੯ ਜਿਤਨੇਸਾਹਪਾਤਿਸਾ ੪
ਪੰਨੇ੪੩੯ ਹਰਿਅੰਤਰਜਾਮੀਸਭ ੫
ਪੰਨੇ੪੩੯ ਹਰਿਦਰਸਨਕਉਮੇਰਾ ੬
ਰਾਗੁਗੌੜਮਹਲਾ੫
ਪੰਨੇ੪੩੯ ਸਭੁਕਰਤਾਸਭੁਭੁਗਤਾ ੧
ਪੰਨੇ੪੩੯ ਫਾਕਿਓਮੀਨੁਕਪਿਕ ੨
ਪੰਨੇ੪੪੦ ਜੀਅਪ੍ਰਾਨਕੀਏਜਿਨਿ ੩
ਪੰਨੇ੪੪੦ ਨਾਮਸੰਗਿਕੀਨੋਬਿਉ ੪
ਪੰਨੇ੪੪੦ ਨਿਮਾਨੇਕਉਜੋਦੇਤੋਮਾਨੁ ੫
ਪੰਨੇ੪੪੦ ਜਾਕੈਸੰਗਿਇਹੁਮਨੁਨਿ ੬
ਪੰਨੇ੪੪੦ ਗੁਰਕੀਮੂਰਤਿਮਨਮਹਿ ੭
ਪੰਨੇ੪੪੧ ਗੁਰੂਗੁਰੂਗੁਰੁਕਰਿਮਨ ੮
ਪੰਨੇ੪੪੧ ਗੁਰੁਮੇਰੀਪੂਜਾਗੁਰੁਗੋਬਿੰ ੯
ਪੰਨੇ੪੪੧ ਰਾਮਰਾਮਸੰਗਿਕਰਿਬਿਉ ੧੦
ਪੰਨੇ੪੪੧ ਉਨਕਉਖਸਮਿਕੀਨੀਠਾ ੧੧
ਪੰਨੇ੪੪੧ ਕਲਿਕਲੇਸਮਿਟੇਹਰਿ ੧੨
ਪੰਨੇ੪੪੧ ਗੁਰਕੇਚਰਨਕਮਲਨਮ ੧੩
ਪੰਨੇ੪੪੨ ਧ੍ਰੂਪਦੀਪਸੇਵਾਗੋਪਾਲ ੧੪
ਪੰਨੇ੪੪੨ ਕਰਿਕਿਰਪਾਸੁਖਅਨਦ ੧੫
ਪੰਨੇ੪੪੨ ਹਰਿਹਰਿਨਾਮੁਜਪਹੁਮੇ ੧੬
ਪੰਨੇ੪੪੨ ਭਵਸਾਗਰਬੋਹਿਥਹ ੧੭
ਪੰਨੇ੪੪੨ ਸੰਤਕਾਲੀਆਧਰਤਿ ੧੮
ਪੰਨੇ੪੪੨ ਨਾਮੁਨਿਰੰਜਨੁਨੀਰਨ ੧੯
ਪੰਨੇ੪੪੩ ਜਾਕਉਰਾਖੈਰਾਖਣ ੨੦
ਪੰਨੇ੪੪੩ ਅਚਰਜਕਥਾਮਹਾ ੨੧
ਪੰਨੇ੪੪੩ ਸੰਤਨਕੈਬਲਿਹਾਰੈ ੨੨
ਰਾਗੁਗੌੜਅਸਟਪਦੀਆਮਹਲਾ੫
ਪੰਨੇ੪੪੩ ਕਰਿਨਮਸਕਾਰਪੂਰੇਗੁਰ ੧
ਰਾਗੁਗੌੜਬਾਣੀਭਗਤਾਕੀ
ਕਬੀਰਜੀ
ਪੰਨੇ੪੪੪ ਸੰਤੁਮਿਲੈਕਿਛੁਸੁਨੀ ੧
ਪੰਨੇ੪੪੪ ਨਰੂਮਰੈਨਰੁਕਾਮਿਨਾ ੨
ਪੰਨੇ੪੪੪ ਆਕਾਸਿਗਗਨੁਪਾਤਾ ੩
ਪੰਨੇ੪੪੪ ਭੁਜਾਬਾਂਧਿਭਿਲਾਕਰਿ ੪
ਪੰਨੇ੪੪੪ ਨਾਇਹੁਮਾਨਸੁਨਾਇਹੁਦੇ ੫
ਪੰਨੇ੪੪੪ ਧੂਟੇਤਾਗੇਨਿਖੁਟੀਪਾਨਿ ੬
ਪੰਨੇ੪੪੪ ਖਸਮੁਮਰੈਤਉਨਾਰਿਰੋ ੭
ਪੰਨੇ੪੪੪ ਗ੍ਰਿਹਿਸੋਭਾਜਾਕੈਰੇਨਾਹਿ ੮
ਪੰਨੇ੪੪੫ ਜੈਸੇਮੰਦਰਮਹਿਬਲਹਰ ੯
ਪੰਨੇ੪੪੫ ਫੁਟਨੁਸੋਇਜੁਮਨੁਕਉਕੂ ੧੦
ਪੰਨੇ੪੪੫ ਧੰਨੁਗੁਪਾਲਧੰਨੁਗੁਰਦੇਵ ੧੧
ਰਾਗੁਗੌੜਬਾਣੀਨਾਮਦੇਵਜੀਕੀ
ਪੰਨੇ੪੪੫ ਅਸੁਮੇਧਜਗਨੇ ੧
ਪੰਨੇ੪੪੫ ਨਾਦਭ੍ਰਮੇਜੈਸੇਮਿਰਗਾਏ ੨
ਪੰਨੇ੪੪੫ ਮੋਕਉਤਾਰਿਲੇਰਾਮਾਤਾ ੩
ਪੰਨੇ੪੪੫ ਮੋਹਿਲਾਗਤੀਤਾਲਾ ੪
ਪੰਨੇ੪੪੬ ਹਰਿਹਰਿਕਰਤਮਿਟੇਸ ੫
ਪੰਨੇ੪੪੬ ਭੈਰਉਭੂਤਸੀਤਲਾਧਾ ੬
ਪੰਨੇ੪੪੬ ਆਜੁਨਾਮੇਬੀਠਲੁਦੇ ੭
ਰਾਗੁਗੌੜਬਾਣੀਰਵਿਦਾਸਜੀ
ਪੰਨੇ੪੪੬ ਮੁਕੰਦਮੁਕੰਦਜਪਹੁਸੰ ੧
ਪੰਨੇ੪੪੬ ਜੇਓਹੁਅਠਿਸਠਿਤੀਰ ੨
੪੯ ਜੋੜੁ

	੧ੴ ਸਤਿਗੁਰਪ੍ਰਸਾਦਿ॥			ਰਾਗੁਰਾਮਕਲੀਮਹਲਾ੫	
	ਤਤਕਰਾਰਾਗੁਰਾਮਕਲੀਕਾ॥		ਪੰਨੇ੪੫੦	ਕਿਰਪਾਕਰਹੁਦੀਨਕੇਦਾ	੧
	ਰਾਮਕਲੀਮਹਲਾ੧		ਪੰਨੇ੪੫੦	ਪਵਹੁਚਰਣਾਤਲਿਊ	੨
ਪੰਨੇ੪੪੭	ਕੋਈਪੜਤਾਸਹਸਾਕਿ	੧	ਪੰਨੇ੪੫੦	ਆਵਤਹਰਖਨਜਾਵਤ	੩
ਪੰਨੇ੪੪੭	ਸਰਬਜੋਤਿਤੇਰੀਪਸ	੨	ਪੰਨੇ੪੫੦	ਤ੍ਰੈਗੁਣਰਹਤਰਹੈਨਿਰਾਰੀ	੪
ਪੰਨੇ੪੪੭	ਜਿਤੁਦਰਿਵਸਹਿਕਵ	੩	ਪੰਨੇ੪੫੦	ਅੰਗੀਕਾਰੁਕੀਆਪ੍ਰਭਿ	੫
ਪੰਨੇ੪੪੭	ਸੁਰਤਿਸਬਦੁਸਾਖੀਮੇ	੪	ਪੰਨੇ੪੫੧	ਤੂਦਾਨਾਤੂਅਬਿਚਲੁਤੂਹੀ	੬
ਪੰਨੇ੪੪੭	ਸੁਣਿਮਾਛਿੰਦ੍ਰਾਨਨਕੁ	੫	ਪੰਨੇ੪੫੧	ਕਰਕਰਿਤਾਲਪਖਾਵਜੁ	੭
ਪੰਨੇ੪੪੭	ਹਮਡੋਲਤਬੇੜੀਪਾਪ	੬	ਪੰਨੇ੪੫੧	ਓਅੰਕਾਰਿਏਕਧੁਨਿਏਕੈ	੮
ਪੰਨੇ੪੪੭	ਸੁਰਤੀਸੁਰਤਿਰਲਾਈ	੭	ਪੰਨੇ੪੫੧	ਕੋਈਬੋਲੈਰਾਮਰਾਮਕੋਈ	੯
ਪੰਨੇ੪੪੮	ਤੁਧਨੋਨਿਵਣੁਮੰਨਣੁ	੮	ਪੰਨੇ੪੫੧	ਪਵਨੈਮਹਿਪਵਨੁਸਮਾ	੧੦
ਪੰਨੇ੪੪੮	ਸਾਗਰਮਹਿਬੂੰਦਬੂੰਦ	੯	ਪੰਨੇ੪੫੧	ਜਪਿਗੋਬਿੰਦੁਗੋਪਾਲ	੧੧
ਪੰਨੇ੪੪੮	ਜਾਹਰਿਪ੍ਰਭਿਕਿਰਪਾ	੧੦	ਪੰਨੇ੪੫੨	ਚਾਰਿਪੁਕਾਰਹਿਨਾਤੂਮਾ	੧੨
ਪੰਨੇ੪੪੮	ਛਾਦਨੁਭੋਜਨੁਮਾਗਤੁ	੧੧	ਪੰਨੇ੪੫੨	ਤਾਗਾਕਰਿਕੈਲਾਈਥਿ	੧੩
	ਰਾਮਕਲੀਮਹਲਾ੩		ਪੰਨੇ੪੫੨	ਕਰਨਕਰਾਵਨਸੋਈ	੧੪
ਪੰਨੇ੪੪੮	ਸਤਜੁਗਿਸਚੁਕਹੈਸਭੁ	੧	ਪੰਨੇ੪੫੨	ਸੇਵਕੁਲਾਇਓਅਪੁਨੀ	੧੫
	ਰਾਮਕਲੀਮਹਲਾ੪		ਪੰਨੇ੪੫੨	ਤਨਤੇਛੁਟਕੀਅਪਨੀ	੧੬
ਪੰਨੇ੪੪੯	ਜੇਵਡਭਾਗਹੋਵਹਿਵਡ	੧	ਪੰਨੇ੪੫੨	ਮੁਖਤੇਪੜਤਾਟੀਕਾਸ	੧੭
ਪੰਨੇ੪੪੯	ਰਾਮਜਨਾਮਿਲਿਭਾਇ	੨	ਪੰਨੇ੪੫੩	ਕੋਟਿਬਿਘਨਨਿਨਹੀਆ	੧੮
ਪੰਨੇ੪੪੯	ਹਰਿਕੇਸਖਾਸਾਧਜਨ	੩	ਪੰਨੇ੪੫੩	ਦੋਸੁਨਦੀਜੈਕਾਹੂਲੋਗ	੧੯
ਪੰਨੇ੪੪੯	ਜੇਵਡਭਾਗਹੋਵਹਿਵਡ	੪	ਪੰਨੇ੪੫੩	ਪੰਚਸਬਦਤਹਪੂਰਨ	੨੦
ਪੰਨੇ੪੪੯	ਸਤਗੁਰਦਾਇਆਕਰਹੁ	੫	ਪੰਨੇ੪੫੩	ਭੇਟਤਸੰਗਿਪਾਰਬ੍ਰਹਮੁ	੨੧
ਪੰਨੇ੪੫੦	ਸਤਗੁਰਦਾਤਾਵਡਾਵਡ	੬	ਪੰਨੇ੪੫੩	ਤੇਰੈਕਾਜਿਨਗ੍ਰਿਹੁਰਾਜੁ	੨੨

ਪੰਨੇ੪੫੩	ਸਿੰਚਹਿਦਰਬੁਦੇਹਿ	੨੩	ਪੰਨੇ੪੫੭	ਕੋਟਿਜਨਮਕੇਬਿਨਸੇਪਾਪ	੪੬
ਪੰਨੇ੪੫੪	ਕਰਿਸੰਜੋਗਬਨਾ	੨੪	ਪੰਨੇ੪੫੮	ਦਰਸਨਕਉਜਾਈਐ	੪੭
ਪੰਨੇ੪੫੪	ਜੋਕਿਛੁਕਰੈਸੋਈ	੨੫	ਪੰਨੇ੪੫੮	ਕਿਸੁਭਰਵਾਸੈਬਿਚਰ	੪੮
ਪੰਨੇ੪੫੪	ਕੋਟਿਜਾਪਤਾਪਬਿ	੨੬	ਪੰਨੇ੪੫੮	ਇਹਲੋਕੇਸੁਖੁਪਾਇਆ	੪੯
ਪੰਨੇ੪੫੪	ਬੀਜਮੰਤ੍ਰੁਹਰਿਕੀਰ	੨੭	ਪੰਨੇ੪੫੮	ਗਊਕਉਚਾਰੇਸਾਰਦੂ	੫੦
ਪੰਨੇ੪੫੪	ਸੰਤਕੈਸੰਗਿਰਾਮਰੰਗ	੨੮	ਪੰਨੇ੪੫੮	ਪੰਚਸਿੰਘਰਾਖੇਪ੍ਰਭਿ	੫੧
ਪੰਨੇ੪੫੫	ਗਹੁਕਰਿਪਕਰੀਨਆ	੨੯	ਪੰਨੇ੪੫੯	ਨਾਤਨੁਤੇਰਾਨਾਮਨੁਤੇ	੫੨
ਪੰਨੇ੪੫੫	ਆਤਮਰਾਮੁਸਰਬ	੩੦	ਪੰਨੇ੪੫੯	ਰਾਜਾਰਾਮਕੀਸਰਣਾ	੫੩
ਪੰਨੇ੪੫੫	ਦੀਨੋਨਾਮੁਕੀਓਪਵਿ	੩੧	ਪੰਨੇ੪੫੯	ਈਧਨਤੇਬੈਸੰਤਰੁਭਾ	੫੪
ਪੰਨੇ੪੫੫	ਕਉਡੀਬਦਲੈਤਿਆ	੩੨	ਪੰਨੇ੪੫੯	ਜੋਤਿਸੁਭਾਵੈਸੋਥੀਆ	੫੫
ਪੰਨੇ੪੫੫	ਰੈਣਿਦਿਨਸੁਜਪ	੩੩	ਪੰਨੇ੪੫੯	ਐਸਾਪੂਰਾਗੁਰਦੇਉਸ	੫੬
ਪੰਨੇ੪੫੫	ਤੇਰੀਸਰਣਿਪੂਰੇਗੁ	੩੪	ਪੰਨੇ੪੫੯	ਗਾਵਹੁਰਾਮਕੇਗੁਣਗੀ	੫੭
ਪੰਨੇ੪੫੬	ਰਤਨਜਵੇਹਰਨਾਮ	੩੫	ਪੰਨੇ੪੫੯	ਗੁਰੁਪੂਰਾਮੇਰਾਗੁਰੁਪੂ	੫੮
ਪੰਨੇ੪੫੬	ਮਹਿਮਾਨਜਾਨਹਿ	੩੬		ਰਾਗੁਰਾਮਕਲੀਮਹਲਾ੫ਪੜਤਾਲ	
ਪੰਨੇ੪੫੬	ਕਿਛਹੂਕਾਜੁਨਕੀਓ	੩੭	ਪੰਨੇ੪੬੦	ਨਰਨਰਹਨਮਸਕਾਰੰ	੧
ਪੰਨੇ੪੫੬	ਰਾਖਨਹਾਰਦਇਆ	੩੮	ਪੰਨੇ੪੬੦	ਰੂਪਰੰਗਸੁਗੰਧਭੋਗ	੨
ਪੰਨੇ੪੫੬	ਸਗਲਸਿਆਨਪ	੩੯		ਰਾਗੁਰਾਮਕਲੀਮਹਲਾ੯	
ਪੰਨੇ੪੫੬	ਹੋਵੈਸੋਈਭਲਮਾਨੁ	੪੦	ਪੰਨੇ੪੬੦	ਰੇਮਨਓਟਲੇਹੁਹਰਿ	੧
ਪੰਨੇ੪੫੭	ਦੁਲਭਦੇਹਸਵਾਰਿ॥	੪੧	ਪੰਨੇ੪੬੦	ਸਾਧੋਕਉਨੁਜੁਗਤਿ	੨
ਪੰਨੇ੪੫੭	ਜਿਸਕੀਤਿਸਕੀਕਰਿ	੪੨	ਪੰਨੇ੪੬੦	ਪ੍ਰਾਨੀਨਾਰਾਇਨਸੁਧਿ	੩
ਪੰਨੇ੪੫੭	ਮਨਮਾਹਿਜਾਪਿਭਗ	੪੩		ਰਾਮਕਲੀਮਹਲਾ੧ ਅਸਟਪਦੀਆ	
ਪੰਨੇ੪੫੭	ਬਿਰਥਾਭਰਵਾਸਾਲੋ	੪੪	ਪੰਨੇ੪੬੦	ਸੋਈਚੰਦੁਚੜਹਿਸੇ	੧
ਪੰਨੇ੪੫੭	ਕਾਰਨਕਰਨਕਰੀਮਾ	੪੫	ਪੰਨੇ੪੬੧	ਜਗੁਪਰਬੋਧਹਿਮੜੀ	੨

ਪੰਨੇ੪੬੧ ਖਟੁਮਟੁਦੇਹੀਮਨੁਬੈ ੩
ਪੰਨੇ੪੬੧ ਸਾਹਾਗਣਾਹਿਨਕਰ ੪
ਪੰਨੇ੪੬੨ ਹਠੁਨਿਗ੍ਰਹੁਕਰਿਕਾ ੫
ਪੰਨੇ੪੬੨ ਅੰਤਰਿਉਤਭੁਜੁਆ ੬
ਪੰਨੇ੪੬੨ ਜਿਉਆਇਆਤਿ ੭
ਪੰਨੇ੪੬੨ ਜਤੁਸਤੁਸੰਜਮੁਸਾਚੁ ੮
ਪੰਨੇ੪੬੨ ਅਉਹਠਿਹਸਤਮੜੀ ੯
ਰਾਮਕਲੀਮਹਲਾ੩
ਅਸਟਪਦੀਆ
ਪੰਨੇ੪੬੩ ਸਰਮੈਦੀਆਮੁੰਦ੍ਰਾਕੰ ੧
ਪੰਨੇ੪੬੪ ਭਗਤਿਖਜਾਨਾਗੁਰ ੨
ਪੰਨੇ੪੬੪ ਹਰਿਕੀਪੂਜਾਦੁਲੰਭ ੩
ਪੰਨੇ੪੬੫ ਹਮਡੁਚਲਡੁਚੀਲ ੪
ਪੰਨੇ੪੬੫ ਨਾਮੁਖਜਾਨਾਗੁਰਤੇ ੫
ਰਾਮਕਲੀਮਹਲਾ੫
ਅਸਟਪਦੀਆ
ਪੰਨੇ੪੬੬ ਕਿਨਹੀਕੀਆਪਰ ੧
ਪੰਨੇ੪੬੬ ਇਸੁਪਾਨੀਤੇਜਿਨਿ ੨
ਪੰਨੇ੪੬੬ ਕਾਹੂਬਿਹਾਵੈਰੰਗਰਸ ੩
ਪੰਨੇ੪੬੭ ਦਾਵਾਅਗਨਿਰਹੇਹਰਿ ੪
ਪੰਨੇ੪੬੭ ਜੀਅਜੰਤਸਭਿਪੇਖੀ ੫
ਪੰਨੇ੪੬੭ ਦਰਸਨੁਭੇਟਤਪਾਪ ੬
ਪੰਨੇ੪੬੮ ਮਨੁਤਨੁਰਾਤਾਰਾਮ ੭
ਪੰਨੇ੪੬੮ ਮਨਬਚਕ੍ਰਮਿਰਾਮਨਾਮੁ ੮
ਰਾਮਕਲੀਮਹਲਾ੩ ਅਨੰਦੁ
ਪੰਨੇ੪੬੮ ਅਨੰਦੁਭਇਆਮੇਰੀਮਾ ੧
ਰਾਮਕਲੀ ਸਦੁ
ਪੰਨੇ੪੭੧ ਜਗਿਦਾਤਾਸੋਇਭਗਤਿ ੧
ਰਾਮਕਲੀਮਹਲਾ੫ ਛੰਤ
ਪੰਨੇ੪੭੨ ਸਾਜਨੜਾਮੇਰਾਸਾਜਨ ੧
ਪੰਨੇ੪੭੨ ਹਰਿਹਰਿਧਿਆਇਮਨ ੨
ਪੰਨੇ੪੭੩ ਰੁਣਝੁਣੋਸਬਦੁਅਨਾਹ ੩
ਪੰਨੇ੪੭੩ ਪਭਾਬਿਪਤਿਨਿਵਾਰਣੋ ੪
ਪੰਨੇ੪੭੪ ਰਣਝੁੰਝਨੜਾਗਾਉਸ ੫
ਰਾਗੁਰਾਮਕਲੀਮਹਲਾ੫ ਰੁਤੀ
ਪੰਨੇ੪੭੪ ਜਸੁਗਾਵਹੁਵਡਭਾ ੧
ਰਾਮਕਲੀਮਹਲਾ੧ ਦਖਣੀਓਅੰਕਾਰੁ
ਪੰਨੇ੪੭੫ ਓਅੰਕਾਰਿਬ੍ਰਹਮਾਉਤ ੧
ਰਾਮਕਲੀਮਹਲਾ੧ ਸਿਧਗੋਸਟਿ
ਪੰਨੇ੪੮੦ ਸਿਧਸਭਾਕਰਿਆਸਣਿ ੧
ਰਾਮਕਲੀਕੀਵਾਰਮਹਲਾ੩
ਪੰਨੇ੪੮੪ ਸਚੈਤਖਤੁਰਚਾਇਆ ੧
ਰਾਮਕਲੀਕੀਵਾਰਮਹਲਾ੫
ਪੰਨੇ੪੯੦ ਬਟਣਹਾਰੇਥਾਵਾਆਪੇ ੧
ਰਾਮਕਲੀਕੀਵਾਰ
ਪੰਨੇ੪੯੫ ਨਾਉਕਰਤਾਕਾਦਰੁਕਰੇ ੧
ਰਾਮਕਲੀਬਾਣੀਭਗਤਾਕੀਕਬੀਰਜੀ
ਪੰਨੇ੪੯੬ ਕਾਇਆਕਲਾਲਨਿਲਾ ੧
ਪੰਨੇ੪੯੭ ਗੁੜੁਕਰਿਗਿਆਨੁਧਿ ੨
ਪੰਨੇ੪੯੭ ਤੂੰਮੇਰੋਮੇਰੁਪਰਬਤੁ ੩
ਪੰਨੇ੪੯੭ ਸੰਤਾਮਾਨਉਦੂਤਾਡਾਨਉ ੪
ਪੰਨੇ੪੯੭ ਜਿਹਮੁਖਬੇਦੁਗਾਇਤ੍ਰੀ ੫
ਪੰਨੇ੪੯੭ ਤਰਵਰੁਏਕੁਅਨੰਤਡਾਰ ੬
ਪੰਨੇ੪੯੭ ਮੁੰਦ੍ਰਾਮੋਨਿਦਇਆਕਰਿ ੭
ਪੰਨੇ੪੯੭ ਕਵਨਕਾਜਸਿਰਜੇਜਗ ੮
ਪੰਨੇ੪੯੮ ਜਿਹਸਿਮਰਨਿਹੋਇਮੁ ੯
ਪੰਨੇ੪੯੮ ਬੰਧਚਿਬੰਧਨੁਪਾਇਆ ੧੦
ਪੰਨੇ੪੯੮ ਚੰਦੁਸੂਰਜੁਦੁਇਜੋਤਿ ੧੧
ਪੰਨੇ੪੯੮ ਦੁਨੀਆਹੁਸੀਆਰਬੇ ੧੨
ਬਾਣੀਨਾਮਦੇਉਜੀਰਾਮਕਲੀ
ਪੰਨੇ੪੯੮ ਆਨੀਲੇਕਾਗਦੁਕਾ ੧
ਪੰਨੇ੪੯੮ ਬੇਦਪੁਰਾਨਸਾਸਤ੍ਰਆ ੨
ਪੰਨੇ੪੯੯ ਮਾਇਨਹੋਤੀਬਾਪੁਨਹੋ ੩
ਪੰਨੇ੪੯੯ ਬਾਨਾਰਸੀਤਪੁਕਰੈਉ ੪
ਰਾਮਕਲੀਬਾਣੀਰਵਿਦਾਸਜੀਕੀ
ਪੰਨੇ੪੯੯ ਪੜੀਐਗੁਨੀਐਨਾਮੁ ੧
ਰਾਮਕਲੀਬਾਣੀਬੇਣੀਜੀਉਕੀ
ਪੰਨੇ੪੯੯ ਇੜਾਪਿੰਗੁਲਾਅਉਰ ੧
੧੩੪ ਜੋੜੁ
੧ਓ ਸਤਿਗੁਰਪ੍ਰਸਾਦਿ
ਤਤਕਰਾਰਾਗਨਟਨਾਰਾਇਨਕਾ
ਰਾਗੁਨਟਨਾਰਾਇਨਮਹਲਾ੪
ਪੰਨੇ੫੦੦ ਮੇਰੇਮਨਜਪਿਅਹਿਨਿਸਿ ੧
ਪੰਨੇ੫੦੦ ਰਾਮਜਪਿਜਨਰਾਮੈਨਾਮਿ ੨
ਪੰਨੇ੫੦੦ ਮੇਰੇਮਨਜਪਿਹਰਿਹਰਿ ੩
ਪੰਨੇ੫੦੦ ਮੇਰੇਮਨਜਪਿਹਰਿਹਰਿਰਾ ੪
ਪੰਨੇ੫੦੦ ਮੇਰੇਮਨਜਪਿਹਰਿਹਰਿਨਾਮੁ ੫
ਪੰਨੇ੫੦੦ ਮੇਰੇਮਨਕਲਿਕੀਰਤਿਹਰਿ ੬
ਨਟਨਾਰਾਇਨਮਹਲਾ੪ ਪੜਤਾਲ
ਪੰਨੇ੫੦੧ ਮੇਰੇਮਨਸੇਵਸਫਲਹਰਿ ੧
ਪੰਨੇ੫੦੧ ਮਨਮਿਲੁਸੰਤਸੰਗਤਿਸੁ ੨
ਪੰਨੇ੫੦੧ ਕੋਈਆਨਿਸੁਨਾਵੈਹਰਿਕੀ ੩
ਰਾਗੁਨਟਨਾਰਾਇਨਮਹਲਾ੫
ਪੰਨੇ੫੦੧ ਰਾਮਹਉਕਿਆਜਾਨਾਕਿ ੧
ਪੰਨੇ੫੦੧ ਉਲਾਹਨੋਮੈਕਾਹੂਨਦੀਓ ੨
ਪੰਨੇ੫੦੧ ਜਾਕਉਭਈਤੁਮਾਰੀਧੀਰ ੩
ਪੰਨੇ੫੦੧ ਅਪਨਾਜਨੁਆਪਹਿਆ ੪
ਪੰਨੇ੫੦੧ ਹਰਿਹਰਿਮਨਮਹਿਨਾਮੁ ੫
ਪੰਨੇ੫੦੨ ਚਰਨਕਮਲਸੰਗਿਲਾ ੬
ਪੰਨੇ੫੦੨ ਮੇਰੇਮਨਜਪੁਜਪਿਹਰਿ ੭
ਪੰਨੇ੫੦੨ ਮੇਰੈਸਰਬਸੁਨਾਮੁਨਿਧਾਨੁ ੮
ਪੰਨੇ੫੦੨ ਹਉਵਾਰਿਵਾਰਿਜਾਉਗੁਰ ੯

ਨਟਪੜਤਾਲਮਹਲਾ੫

ਪਨੇ੫੦੨ ਕੋਊਹੈਮੇਰੋਸਾਜਨੁਮੀਤੁ ੧

ਨਟਅਸਟਪਦੀਆਮਹਲਾ੪

ਪਨੇ੫੦੨ ਰਾਮਮੇਰੇਮਨਿਤਨਿਨਾਮੁ ੧

ਪਨੇ੫੦੨ ਰਾਮਹਮਪਾਥਰਨਿਰਗੁ ੨

ਪਨੇ੫੦੩ ਰਾਮਹਰਿਅੰਮ੍ਰਿਤਸਰਿ ੩

ਪਨੇ੫੦੩ ਰਾਮਗੁਰਸਰਨਿਪ੍ਰਭੂਰਖ ੪

ਪਨੇ੫੦੩ ਰਾਮਕਰਿਕਿਰਪਾਲੇਹੁਉ ੫

ਪਨੇ੫੦੪ ਮੇਰੇਮਨਭਜੁਠਾਕੁਰਅਗਮ ੬

੨੫ਜੋੜੁ

੧ੴਸਤਿਗੁਰਪ੍ਰਸਾਦਿ॥

ਤਤਕਰਾਰਾਗਮਾਲੀਗਉੜਾਕਾ॥

ਰਾਗੁਮਾਲੀਗਉੜਾਮਹਲਾ੪

ਪਨੇ੫੦੪ ਅਨਿਕਜਤਨਕਰਿਰਹੇ ੧

ਪਨੇ੫੦੪ ਜਪਿਮਨਰਾਮਨਾਮੁਸੁਖ ੨

ਪਨੇ੫੦੪ ਸਭਿਸਿਧਸਾਧਿਕਮੁਨਿ ੩

ਪਨੇ੫੦੫ ਮੇਰਾਮਨੁਰਾਮਨਾਮਿਰਸਿ ੪

ਪਨੇ੫੦੫ ਮੇਰੇਮਨਭਜੁਹਰਿਹਰਿਨਾ ੫

ਪਨੇ੫੦੫ ਮੇਰੇਮਨਹਰਿਭਜੁਸਭਕਿ ੬

ਮਾਲੀਗਉੜਾਮਹਲਾ੫

ਪਨੇ੫੦੫ ਰੇਮਨਟਹਲਹਰਿਸੁਖ ੧

ਪਨੇ੫੦੫ ਰਾਮਨਾਮਕਉਨਮਸਕਾ ੨

ਪਨੇ੫੦੫ ਐਸੋਸਹਾਈਹਰਿਕੋਨਾਮੁ ੩

ਪਨੇ੫੦੬ ਇਹੀਹਮਾਰੈਸਫਲਕਾ ੪

ਪਨੇ੫੦੬ ਸਭਕੈਸੰਗੀਨਾਹੀਦੂਰਿ ੫

ਪਨੇ੫੦੬ ਹਰਿਸਮਰਥਕੀਸਰਨਾ ੬

ਪਨੇ੫੦੬ ਪ੍ਰਭਸਮਰਥਦੇਵਅਪਾ ੭

ਪਨੇ੫੦੬ ਮਨਿਤਨਿਬਸਿਰਹੇਗੋ ੮

ਮਾਲੀਗਉੜਾਬਾਣੀਭਗਤਨਾਮਦੇਵਜੀ

ਪਨੇ੫੦੬ ਧਨਿਧੰਨਿਓਰਾਮਬੇਨੁ ੧

ਪਨੇ੫੦੬ ਮੇਰੋਬਾਪੁਮਾਧਉਤੂਧਨੁ ੨

ਪਨੇ੫੦੬ ਸਭੈਘਟਰਾਮੁਬੋਲੈਰਾਮਾ ੩

੧੭ਜੋੜੁ

੧ੴਸਤਿਗੁਰਪ੍ਰਸਾਦਿ॥

ਤਤਕਰਾਰਾਗਮਾਰੂਕਾ॥

ਰਾਗੁਮਾਰੂਮਹਲਾ੧

ਪਨੇ੫੦੭ ਪਿਛਹੁਰਾਤੀਸਦੜਾ ੧

ਪਨੇ੫੦੭ ਮਿਲਿਮਾਤਪਿਤਾਪਿੰਡੁ ੨

ਪਨੇ੫੦੭ ਕਰਣੀਕਾਗਦੁਮਨੁਮ ੩

ਪਨੇ੫੦੭ ਬਿਮਲਮਝਾਰਿਬਸਿ ੪

ਪਨੇ੫੦੭ ਸਖੀਸਹੇਲੀਗਰਬਿ ੫

ਪਨੇ੫੦੭ ਮੁਲਖਰੀਦੀਲਾਲਾਗੋ ੬

ਪਨੇ੫੦੮ ਕੋਈਆਖੈਭੂਤਨਾਕੋਕ ੭

ਪਨੇ੫੦੮ ਇਹੁਧਨੁਸਰਬਰਹਿਆ ੮

ਪਨੇ੫੦੮ ਸੂਰਸਰੁਸੋਸਿਲੈਸੋਮ ੯

ਪਨੇ੫੦੮ ਮਾਇਆਮੁਈਨਮਨੁਮੁ ੧੦

ਪਨੇ੫੦੮ ਜੋਗੀਜੁਗਤਿਨਾਮੁਨਿ ੧੧

ਪਨੇ੫੦੮ ਅਹਿਨਿਸਿਜਾਗੈਨੀ ੧੨

ਮਾਰੂਮਹਲਾ੩

ਪਨੇ੫੦੯ ਜਹਬੈਸਾਲਹਿਤਹ ੧

ਪਨੇ੫੦੯ ਆਵਣਜਾਣਨਾਥੀ ੨

ਪਨੇ੫੦੯ ਪਿਛਲੇਗੁਨਹਬਖਸਾ ੩

ਪਨੇ੫੦੯ ਸਚਿਰਤੇਸੇਟੋਲਿਲ ੪

ਪਨੇ੫੦੯ ਮਾਰੂਤੇਸੀਤਲੁਕਰੇਮ ੫

ਮਾਰੂਮਹਲਾ੪

ਪਨੇ੫੦੯ ਜਪਿਓਨਾਮੁਸੁਕਜਨ ੧

ਪਨੇ੫੧੦ ਸਿਧਸਮਾਧਿਜਪਿਓ ੨

ਪਨੇ੫੧੦ ਹਰਿਹਰਿਨਾਮੁਨਿਧਾਨੁ ੩

ਪਨੇ੫੧੦ ਹਉਪੂੰਜੀਨਾਮੁਦਸਾਇ ੪

ਪਨੇ੫੧੦ ਹਰਿਹਰਿਕਥਾਸੁਣਾਇ ੫

ਪਨੇ੫੧੧ ਹਰਿਭਾਉਲਗਾਬੈਰਾ ੬

ਪਨੇ੫੧੧ ਹਰਿਹਰਿਭਗਤਿਭਰੇ ੭

ਪਨੇ੫੧੧ ਹਰਿਹਰਿਨਾਮੁਜਪਹੁਮ ੮

ਮਾਰੂਮਹਲਾ੫

ਪਨੇ੫੧੧ ਡਰਪੇਧਰਤਿਅਕਾਸੁ ੧

ਪਨੇ੫੧੨ ਪਾਂਚਬਰਖਕੋਅਨਾਥੁ ੨

ਪਨੇ੫੧੨ ਵਿਤਨਵਿਤਭ੍ਰਮਿਓ ੩

ਪਨੇ੫੧੨ ਕਵਨਥਾਨਧੀਰਿਓਹੈ ੪

ਪਨੇ੫੧੨ ਮਾਨਮੋਹਅਰੁਲੋਭਵਿ ੫

ਪਨੇ੫੧੨ ਖੁਲਿਆਕਰਮੁਕ੍ਰਿਪਾਭਈ ੬

ਪਨੇ੫੧੨ ਜੋਸਮਰਥੁਸਰਬਗੁਣਨ ੭

ਪਨੇ੫੧੩ ਅੰਤਰਜਾਮੀਸਭਬਿਧਿਜਾ ੮

ਪਨੇ੫੧੩ ਚਰਨਕਮਲਪ੍ਰਭਰਾਖੇਚੀ ੯

ਪਨੇ੫੧੩ ਪ੍ਰਾਨਸੁਖਦਾਤਾਜੀਅਸੁਖ ੧੦

ਪਨੇ੫੧੩ ਗੁਪਤੁਕਰਤਾਸੰਗਿਸੋਪ੍ਰਭੁ ੧੧

ਪਨੇ੫੧੩ ਬਾਹਰਿਢੂਢਨਤੇਛੂਟਿ ੧੨

ਪਨੇ੫੧੩ ਜਿਸਹਿਸਾਜਿਨਿਵਾਜਿ ੧੩

ਪਨੇ੫੧੩ ਕੂਟੇਆਡਾਭਰਮਕਾਮਨ ੧੪

ਪਨੇ੫੧੪ ਬੇਦੁਪੁਕਾਰੈਮੁਖਤੇਪੰਡਤ ੧੫

ਪਨੇ੫੧੪ ਕੋਟਿਲਾਖਸਰਬਕੋਰਾਜਾ ੧੬

ਪਨੇ੫੧੪ ਓਅੰਕਾਰਿਉਤਪਾਤੀ ੧੭

ਪਨੇ੫੧੪ ਮੋਹਨੀਮੋਹਿਲੀਏਤ੍ਰੈਗੁ ੧੮

ਪਨੇ੫੧੪ ਸਿਮਰਹੁਏਕੁਨਿਰੰਜਨ ੧੯

ਪਨੇ੫੧੫ ਕਤਕਉਡੂਹਕਾਵਹੁਲੋ ੨੦

ਪਨੇ੫੧੫ ਮੇਰਾਠਾਕੁਰੁਅਤਿਭਾਰ ੨੧

ਪਨੇ੫੧੫ ਪਤਿਤਉਧਾਰਨਤਾਰਨਬ ੨੨

ਪਨੇ੫੧੫ ਤ੍ਰਿਪਤਿਆਘਾਏਸੰਤਾ ੨੩

ਪਨੇ੫੧੫ ਛੋਡਿਸਗਲਸਿਆਣ ੨੪

ਪਨੇ੫੧੫ ਜਿਨੀਨਾਮੁਵਿਸਾਰਿਆ ੨੫

ਪਨੇ੫੧੬ ਪੁਰਖੁਪੂਰਨਸੁਖਹਦਾ ੨੬

ਪਨੇ੫੧੬ ਚਲਤਬੈਸਤਸੋਵਤਜਾ ੨੭

ਪਨੇ੫੧੬ ਤਜਿਆਪੁਬਿਨਸੀਤਾ ੨੮

ਪਨੇ੫੧੬	ਪ੍ਰਤਿਪਾਲਿਮਾਤਾਉਦਰਿ	੨੯	ਪਨੇ੫੨੧	ਲਖਚਉਰਾਸੀਹਭ੍ਰਮ	੧
ਪਨੇ੫੧੬	ਪਤਿਤਪਾਵਨਨਾਮੁਜਾਕੋ	੩੦	ਪਨੇ੫੨੧	ਕਰਿਅਨੁਗ੍ਰਹੁਰਾਖਿ	੨
ਪਨੇ੫੧੬	ਸੰਜੋਗੁਵਿਜੋਗੁਧੁਰਹੁਹੀ	੩੧	ਪਨੇ੫੨੧	ਸਸਤ੍ਰਿਤੀਖਣਿਕਾਟਿ	੩
ਪਨੇ੫੧੬	ਵੈਦੋਨਵਾਈਭੈਣੋਨਭਾ	੩੨	ਪਨੇ੫੨੨	ਚਾਦਨਾਚਾਦਨੁਆਂਗਨਿ	੪
	ਮਾਰੂਮਹਲਾ੯		ਪਨੇ੫੨੨	ਆਉਜੀਤੂਆਉਹਮਾ	੫
ਪਨੇ੫੧੬	ਹਰਿਕੋਨਾਮੁਸਦਾਸੁਖਦਾ	੧	ਪਨੇ੫੨੨	ਜੀਵਨਾਸਫਲਜੀਵ	੬
ਪਨੇ੫੧੬	ਅਬਮੈਕਹਾਕਰਉਰੀਮਾ	੨	ਪਨੇ੫੨੨	ਜਿਸੁਕਿਰਹਿਬਹੁਤੁਤਿ	੭
ਪਨੇ੫੧੬	ਮਾਈਮੈਮਨਕੋਮਾਨੁਨਾਤਿ	੩	ਪਨੇ੫੨੨	ਖਿਰੈਖੇਹੋਠਿਸਭਿਜੰਤ	੮
	ਮਾਰੂਅਸਟਪਦੀਆਮਹਲਾ੧			ਮਾਰੂਸੋਲਹੇਮਹਲਾ੧	
ਪਨੇ੫੧੭	ਬੇਦਪੁਰਾਣਕਥੇਸੁਣੇਹਾ	੧	ਪਨੇ੫੨੩	ਸਾਚਾਸਚੁਸੋਈਅਵਰੁ	੧
ਪਨੇ੫੧੭	ਬਿਖੁਬੋਹਿਥਾਲਾਦਿਆ	੨	ਪਨੇ੫੨੩	ਆਪੇਧਰਤੀਧਉਲੁ	੨
ਪਨੇ੫੧੭	ਸਬਦਿਮਰੈਤਾਮਾਰਿਮਰੁ	੩	ਪਨੇ੫੨੪	ਦੂਜੀਦੁਰਮਤਿਅੰਨੀ	੩
ਪਨੇ੫੧੮	ਸਾਚੀਕਾਰਕਮਾਵਣੀਹੋ	੪	ਪਨੇ੫੨੪	ਆਦਿਜੁਗਾਦੀਅਪਰ	੪
ਪਨੇ੫੧੮	ਲਾਲੈਗਾਰਬੁਛੋਡਿਆ	੫	ਪਨੇ੫੨੫	ਸਾਚੈਮੇਲੇਸਬਦਿਮਿ	੫
ਪਨੇ੫੧੮	ਹੁਕਮੁਭਇਆਰਹਣਾ	੬	ਪਨੇ੫੨੫	ਆਪੇਕਰਤਾਪੁਰਖੁ	੬
ਪਨੇ੫੧੯	ਮਨਮੁਖੁਲਹਰਿਘਰੁ	੭	ਪਨੇ੫੨੬	ਕੇਤੇਜੁਗਵਰਤੇਗੁਬਾ	੭
ਪਨੇ੫੧੯	ਮਾਤਪਿਤਾਸੰਜੋਗਿਉ	੮	ਪਨੇ੫੨੬	ਹਰਿਸਾਮੀਤੁਨਾਹੀਮੇ	੮
ਪਨੇ੫੨੦	ਆਵਉਵੰਞਉਡੁੰਮਣੀ	੯	ਪਨੇ੫੨੭	ਅਸੁਰਸਘਾਰਣਰਾਮੁ	੯
ਪਨੇ੫੨੦	ਨਾਭੈਣਾਭਰਜਾਈਆ	੧੦	ਪਨੇ੫੨੮	ਘਰਿਰਹੁਰੇਮਨਮੁਗਧ	੧੦
ਪਨੇ੫੨੦	ਨਾਜਾਣਾਮੂਰਖੁਹੈਕੋਈ	੧੧	ਪਨੇ੫੨੮	ਸਰਣਿਪਰੇਗੁਰਦੇਵ	੧੧
	ਮਾਰੂਮਹਲਾ੩ ਅਸਟਪਦੀਆ		ਪਨੇ੫੨੯	ਸਾਚੇਸਾਹਿਬਸਿਰਜ	੧੨
ਪਨੇ੫੨੦	ਜਿਸਨੋਪ੍ਰੇਮੁਮੰਨਿਵਸਾਏ	੧	ਪਨੇ੫੨੯	ਕਾਇਆਨਗਰੁਨਗਰ	੧੩
	ਮਾਰੂਮਹਲਾ੫ ਅਸਟਪਦੀਆ		ਪਨੇ੫੩੦	ਦਰਸਨੁਪਾਵਾਜੇਤੁਧੁ	੧੪

ਪਨੇ੫੩੧	ਅਰਬਦਨਰਬਦਧੁੰ	੧੫	ਪਨੇ੫੪੩	ਗੁਰਮੁਖਿਨਾਦਬੇਦਬੀ	੧੫
ਪਨੇ੫੩੧	ਆਪੇਆਪੁਉਪਾਇ	੧੬	ਪਨੇ੫੪੪	ਆਪੇਸ੍ਰਿਸਟਿਹੁਕਮਿ	੧੬
ਪਨੇ੫੩੨	ਸੁੰਨਕਲਾਅਪਰੰਪਰਿ	੧੭	ਪਨੇ੫੪੪	ਆਦਿਜੁਗਾਦਿਦਇਆ	੧੭
ਪਨੇ੫੩੨	ਜਹਦੇਖਾਤਹਦੀਨ	੧੮	ਪਨੇ੫੪੫	ਜੁਗਛਤੀਹਕੀਓਗੁ	੧੮
ਪਨੇ੫੩੩	ਹਰਿਧਨੁਸੰਚਹੁਰੇਜਨ	੧੯	ਪਨੇ੫੪੫	ਹਰਿਜੀਉਦਾਤਾਅਗਮ	੧੯
ਪਨੇ੫੩੩	ਸਚੁਕਹਹੁਸਚੈਘਰਿ	੨੦	ਪਨੇ੫੪੬	ਜੋਤੁਧੁਕਰਣਾਸੋਕਰਿ	੨੦
ਪਨੇ੫੩੪	ਕਾਮੁਕ੍ਰੋਧੁਪਰਹਰੁਪਰ	੨੧	ਪਨੇ੫੪੬	ਕਾਇਆਕੰਚਨੁਸਬਦੁ	੨੧
ਪਨੇ੫੩੫	ਕੁਦਰਤਿਕਰਨੈਹਾਰ	੨੨	ਪਨੇ੫੪੭	ਨਿਰੰਕਾਰਿਅਕਾਰੁਉ	੨੨
	ਮਾਰੂਸੋਲਹੇਮਹਲਾ੩		ਪਨੇ੫੪੮	ਅਗਮਅਗੋਚਰਵੇਪ	੨੩
ਪਨੇ੫੩੫	ਹੁਕਮੀਸਹਜੇਸ੍ਰਿਸ	੧	ਪਨੇ੫੪੮	ਨਦਰਿਭਗਤਾਲੈਹੁਮਿ	੨੪
ਪਨੇ੫੩੬	ਏਕੋਏਕੁਵਰਤੈਸਭੁ	੨		ਮਾਰੂਸੋਲਹੇਮਹਲਾ੪	
ਪਨੇ੫੩੬	ਜਗਜੀਵਨੁਸਾਚਾ	੩	ਪਨੇ੫੪੯	ਸਚਾਆਪਿਸਵਾਰਣ	੧
ਪਨੇ੫੩੭	ਜੋਆਇਆਸੋਸਭੁ	੪	ਪਨੇ੫੪੯	ਹਰਿਅਗਮਅਗੋਚਰੁ	੨
ਪਨੇ੫੩੭	ਸਚੁਸਾਲਾਹੀਗਹਿਰ	੫		ਮਾਰੂਸੋਲਹੇਮਹਲਾ੫	
ਪਨੇ੫੩੮	ਏਕੋਸੇਵੀਸਦਾਥਿਰੁ	੬	ਪਨੇ੫੫੦	ਕਲਾਉਪਾਇਧਰੀਜਿ	੧
ਪਨੇ੫੩੯	ਸਚੈਸਚਾਤਖਤੁਰਚਾ	੭	ਪਨੇ੫੫੧	ਸੰਗੀਜੋਗੀਨਾਰਿਲਪ	੨
ਪਨੇ੫੩੯	ਆਪੇਆਪੁਉਪਾਇ	੮	ਪਨੇ੫੫੧	ਕਰੈਅਨੰਦੁਅਨੰਦੀਮੇਰਾ	੩
ਪਨੇ੫੪੦	ਆਪੇਕਰਤਾਸਭੁਜਿ	੯	ਪਨੇ੫੫੨	ਗੁਰੁਗੋਪਾਲੁਗੁਰੁਗੋ	੪
ਪਨੇ੫੪੦	ਸੋਸਚੁਸੇਵਿਹੁਸਿਰਜ	੧੦	ਪਨੇ੫੫੨	ਆਦਿਨਿਰੰਜਨੁਪ੍ਰਭੁਨਿ	੫
ਪਨੇ੫੪੧	ਸਤਿਗੁਰੁਸੇਵਨਿਸੇਵ	੧੧	ਪਨੇ੫੫੩	ਜੋਦੀਸੈਸੋਏਕੋਤੂਹੈ	੬
ਪਨੇ੫੪੧	ਹਰਿਜੀਉਸੇਵਿਹੁਅ	੧੨	ਪਨੇ੫੫੪	ਸੁਰਤਿਦੇਖਿਨਭੂਲੁਗ	੭
ਪਨੇ੫੪੨	ਮੇਰੈਪ੍ਰਭਿਸਾਚੈਇਕ	੧੩	ਪਨੇ੫੫੪	ਸਿਮਰੈਧਰਤੀਅਰੁਅ	੮
ਪਨੇ੫੪੩	ਨਿਹਚਲੁਏਕੁਸਦਾ	੧੪	ਪਨੇ੫੫੫	ਪ੍ਰਭੁਸਮਰਥਸਰਬਸੁ	੯

ਪੰਨੇ੫੫੫ ਤੂਸਾਹਿਬੁਹਉਸੇਵ ੧੦
ਪੰਨੇ੫੫੬ ਅਚੁਤਪਾਰਬ੍ਰਹਮ ੧੧
ਪੰਨੇ੫੫੭ ਅਲਹਅਗਮਖੁਦਾ ੧੨
ਪੰਨੇ੫੫੭ ਪਾਰਬ੍ਰਹਮਸਭਊਚ ੧੩
ਪੰਨੇ੫੫੮ ਚਰਨਕਮਲਹਿਰਦੈ ੧੪
ਮਾਰੂਵਾਰਮਹਲਾ੩
ਪੰਨੇ੫੫੮ ਗੁਰਤੇਗਿਆਨੁਪਾਈ ੧
ਮਾਰੂਵਾਰਮਹਲਾ੫
ਪੰਨੇ੫੬੩ ਤੂਸਚਾਸਾਹਿਬੁਸਚੁ ੧
ਰਾਗੁਮਾਰੂਬਾਣੀਕਬੀਰਜੀ
ਪੰਨੇ੫੬੭ ਪੜੀਆਕਵਨਕੁਮਤਿ ੧
ਪੰਨੇ੫੬੭ ਬਨਹਿਬਸੇਕਿਉਪਾ ੨
ਪੰਨੇ੫੬੮ ਰਿਧਿਸਿਧਿਜਾਕਉ ੩
ਪੰਨੇ੫੬੮ ਉਦਕਸਮੁੰਦਸਲਲ ੪
ਪੰਨੇ੫੬੮ ਜਉਤੁਮਮੋਕਉਦੂਰਿ ੫
ਪੰਨੇ੫੬੮ ਜਿਨਿਗੜਕੋਟਕੀਏ ੬
ਪੰਨੇ੫੬੮ ਦੇਹੀਗਾਵਾਜੀਉਧਰ ੭
ਪੰਨੇ੫੬੮ ਅਨਭਉਕਿਨੈਨਦੇਖਿ ੮
ਪੰਨੇ੫੬੮ ਰਾਜਨਕਉਨੁਤੁਮਾਰੈ ੯
ਪੰਨੇ੫੬੯ ਗਗਨਿਦਮਾਮਾਬਾ ੧੦
ਰਾਗੁਮਾਰੂਬਾਣੀਨਾਮਦੇਉਜੀਕੀ
ਪੰਨੇ੫੬੯ ਚਾਰਿਮੁਕਤਿਚਾਰੈਸਿ ੧
ਪੰਨੇ੫੬੯ ਮਾਰੂਕਬੀਰ ਦੀਨੁਬਿਸਾਰਿ ੧

ਰਾਗੁਮਾਰੂਬਾਣੀਜੈਦੇਵਜੀਕੀ
ਪੰਨੇ੫੬੯ ਚੰਦਸਤਭੇਦਿਆਨਾਦ ੧
ਪੰਨੇ੫੬੯ ਕਬੀਰ ਰਾਮੁਸਿਮਰੁਪਛੁਤਾ ੧
ਰਾਗੁਮਾਰੂਬਾਣੀਰਵਿਦਾਸਜੀ
ਪੰਨੇ੫੬੯ ਐਸੀਲਾਲਤੁਝਬਿ ੧
ਪੰਨੇ੫੬੯ ਸੁਖਸਾਗਰਸੁਰਿਤਰੁ ੨
੧੬੦ ਜੋੜ
ੴ ਸਤਿਗੁਰਪ੍ਰਸਾਦਿ॥
ਤਤਕਰਾਰਾਗਤੁਖਾਰੀਕਾ॥
ਤੁਖਾਰੀਛੰਤਮਹਲਾ੧
ਪੰਨੇ੫੭੦ ਤੂਸੁਣਿਕਿਰਤਕਰੰਮਾ ੧
ਪੰਨੇ੫੭੧ ਪਹਿਲੈਪਹਰੈਨੈਣਸ ੨
ਪੰਨੇ੫੭੧ ਤਾਰਾਚੜਿਆਲੰਮਾ ੩
ਪੰਨੇ੫੭੨ ਭੋਲਾਵੜੈਭੁਲੀਭੁਲਿ ੪
ਪੰਨੇ੫੭੨ ਮੇਰੇਲਾਲਰੰਗੀਲੇਹਮ ੫
ਪੰਨੇ੫੭੨ ਏਮਨਮੇਰਿਆਤੂਸਮ ੬
ਤੁਖਾਰੀਛੰਤਮਹਲਾ੪
ਪੰਨੇ੫੭੩ ਅੰਤਰਿਪਿਰੀਪਿਆ ੧
ਪੰਨੇ੫੭੩ ਹਰਿਹਰਿਅਗਮਅ ੨
ਪੰਨੇ੫੭੪ ਤੂਜਗਜੀਵਨੁਜਗ ੩
ਪੰਨੇ੫੭੪ ਨਾਵਣੁਪੁਰਬੁਅਚੀ ੪
ਤੁਖਾਰੀਛੰਤਮਹਲਾ੫
ਪੰਨੇ੫੭੫ ਘੋਲਿਘੁਮਾਈਲਾਲ ੧

੧੧ ਜੋੜ
ੴ ਸਤਿਗੁਰਪ੍ਰਸਾਦਿ॥
ਤਤਕਰਾਰਾਗਕੇਦਾਰੇਕਾ॥
ਕੇਦਾਰਾਮਹਲਾ੪
ਪੰਨੇ੫੭੬ ਮੇਰੇਮਨਰਾਮਨਾਮੁਨਿਤ ੧
ਪੰਨੇ੫੭੬ ਮੇਰੇਮਨਹਰਿਹਰਿਗੁ ੨
ਕੇਦਾਰਾਮਹਲਾ੫
ਪੰਨੇ੫੭੬ ਮਾਈਸੰਤਸੰਗਿਜਾਗੀ ੧
ਪੰਨੇ੫੭੬ ਦੀਨਾਬਿਨਉਸੁਨੁਦਾਇ ੨
ਪੰਨੇ੫੭੬ ਸਰਨੀਆਇਓਨਾਥ ੩
ਪੰਨੇ੫੭੬ ਹਰਿਕੇਦਰਸਨਕੋਮਨਿ ੪
ਪੰਨੇ੫੭੬ ਪ੍ਰਿਅਕੀਪ੍ਰੀਤਿਪਿਆ ੫
ਪੰਨੇ੫੭੬ ਹਰਿਹਰਿਹਰਿਗੁਨਗਾ ੬
ਪੰਨੇ੫੭੭ ਹਰਿਬਿਨੁਜਨਮੁਅ ੭
ਪੰਨੇ੫੭੭ ਹਰਿਬਿਨੁਕੋਇਨਚਾ ੮
ਪੰਨੇ੫੭੭ ਬਿਸਰਤਨਾਹਿਮਨਤੇ ੯
ਪੰਨੇ੫੭੭ ਪ੍ਰੀਤਮੁਬਸਤਰਿਦਮ ੧੦
ਪੰਨੇ੫੭੭ ਰਸਨਾਰਾਮਰਾਮਬਖਾ ੧੧
ਪੰਨੇ੫੭੭ ਹਰਿਕੇਨਾਮਕੋਆਧਾ ੧੨
ਪੰਨੇ੫੭੭ ਹਰਿਕੇਨਾਮਬਿਨੁਧਿ ੧੩
ਪੰਨੇ੫੭੭ ਸੰਤਹਧੂਰਿਲੇਮੁਖਿ ੧੪
ਪੰਨੇ੫੭੭ ਹਰਿਕੇਨਾਮਕੀਮਨਰ ੧੫
ਕੇਦਾਰਾਛੰਤਮਹਲਾ੫

ਪੰਨੇ੫੭੭ ਮਿਲੁਮੇਰੇਪ੍ਰੀਤਮਪਿ ੧
ਰਾਗੁਕੇਦਾਰਾਬਾਣੀਕਬੀਰਜੀ
ਪੰਨੇ੫੭੮ ਉਸਤਤਿਨਿੰਦਾਦੋਊ ੧
ਪੰਨੇ੫੭੮ ਕਿਨਹੀਬਨਜਿਆ ੨
ਪੰਨੇ੫੭੮ ਰੀਕਲਵਾਰਿਗਵਾ ੩
ਪੰਨੇ੫੭੮ ਕਾਮਿਕ੍ਰੋਧੁਤ੍ਰਿਸਨਾ ੪
ਪੰਨੇ੫੭੯ ਟੇਢੀਪਾਗਟੇਢੇਚਲੇ ੫
ਪੰਨੇ੫੭੯ ਚਾਰਿਦਿਨਅਪਨੀਨ ੬
ਰਾਗੁਕੇਦਾਰਾਬਾਣੀਰਵਿਦਾਸਜੀ
ਪੰਨੇ੫੭੯ ਖਟੁਕਰਮਕੁਲਸੰਜੁ ੧
੨੫ ਜੋੜ
ੴ ਸਤਿਗੁਰਪ੍ਰਸਾਦਿ॥
ਤਤਕਰਾਰਾਗਭੈਰਉਕਾ॥
ਰਾਗੁਭੈਰਉਮਹਲਾ੧
ਪੰਨੇ੫੭੯ ਤੁਝਤੇਬਾਹਰਿਕਿਛੂਨ ੧
ਪੰਨੇ੫੭੯ ਗੁਰਕੈਸਬਦਿਤਰੇਮੁਨਿ ੨
ਪੰਨੇ੫੭੯ ਨੈਨੀਦ੍ਰਿਸਟਿਨਹੀਤਨੁ ੩
ਪੰਨੇ੫੮੦ ਭੂੰਡੀਚਾਲਚਰਨਕਰਖਿ ੪
ਪੰਨੇ੫੮੦ ਸਗਲੀਰੈਣਿਸੋਵਤਗ ੫
ਪੰਨੇ੫੮੦ ਗੁਰਕੈਸੰਗਿਰਹੈਦਿਨਰ ੬
ਪੰਨੇ੫੮੦ ਹਿਰਦੈਨਾਮੁਸਰਬਧਨੁਧ ੭
ਪੰਨੇ੫੮੦ ਜਗਨਹੋਮਪੁੰਨਤਪਪੂਜਾ ੮
ਰਾਗੁਭੈਰਉਮਹਲਾ੩

ਪੰਨੇ੫੮੦	ਜਾਤਿਕਾਗਰਬੁਨਕਰੀ	੧	ਪੰਨੇ੫੮੪	ਬੋਲਿਹਰਿਨਾਮੁਸਫਲ	੨
ਪੰਨੇ੫੮੧	ਜੋਗੀਗਿਰਹੀਪੰਡਿਤਭੇ	੨	ਪੰਨੇ੫੮੪	ਸੁਕ੍ਰਿਤੁਕਰਣੀਸਾਰੁਜ	੩
ਪੰਨੇ੫੮੧	ਜਾਕਉਰਾਖੈਅਪਣੀਸ	੩	ਪੰਨੇ੫੮੪	ਸਭਿਘਟਤੇਰੇਤੂਸਭਨਾ	੪
ਪੰਨੇ੫੮੧	ਮੈਕਾਮਣਿਮੇਰਾਕੰਤੁਕ	੪	ਪੰਨੇ੫੮੪	ਹਰਿਕਾਸੰਤੁਹਰਿਕੀਹਰਿ	੫
ਪੰਨੇ੫੮੧	ਸੋਮੁਨਿਜਿਮਨਕੀਦੁਬਿ	੫	ਪੰਨੇ੫੮੪	ਤੇਸਾਧੂਹਰਿਮੇਲਹੁਸੁਆ	੬
ਪੰਨੇ੫੮੧	ਰਾਮਨਾਮੁਜਗਤਨਿਸਤਾ	੬	ਪੰਨੇ੫੮੫	ਸਤਸੰਗਤਿਸਾਈਹਰਿ	੭
ਪੰਨੇ੫੮੧	ਨਾਮੋਉਧਰੇਸਭਿਜਿਤਨੇ	੭		ਭੈਰਉਮਹਲਾ੫	
ਪੰਨੇ੫੮੧	ਗੋਵਿੰਦਪ੍ਰੀਤਿਸਨਕਾ	੮	ਪੰਨੇ੫੮੫	ਸਗਲੀਥੀਤਿਪਾਸਿਡਾ	੧
ਪੰਨੇ੫੮੧	ਕਲਜੁਗਮਹਿਰਾਮਨਾਮੁ	੯	ਪੰਨੇ੫੮੫	ਊਠਤਸੁਖੀਆਬੈਠਤ	੨
ਪੰਨੇ੫੮੧	ਕਲਜੁਗਮਹਿਬਹੁਕ	੧੦	ਪੰਨੇ੫੮੫	ਵਰਤਨਰਹਉਨਮਹਰ	੩
ਪੰਨੇ੫੮੨	ਦੁਬਿਧਾਮਨਮੁਖਰੋਗਿ	੧੧	ਪੰਨੇ੫੮੫	ਦਸਮਿਰਗੀਸਹਜੇਬੰ	੪
ਪੰਨੇ੫੮੨	ਮਨਮੁਖਿਦੁਬਿਧਾਸਦਾ	੧੨	ਪੰਨੇ੫੮੫	ਜੇਸਉਲੋਚੈਲੋਚਿਖਾ	੫
ਪੰਨੇ੫੮੨	ਦੁਖੁਵਿਚਿਜੰਮੈਦੁਖਿ	੧੩	ਪੰਨੇ੫੮੫	ਜੀਉਪ੍ਰਾਨਜਿਨਿਰਚਿਓ	੬
ਪੰਨੇ੫੮੨	ਸਬਦੁਬੀਚਾਰੇਸੋਜਨੁ	੧੪	ਪੰਨੇ੫੮੫	ਆਗੈਦਯੁਪਾਛੈਨਾਰਾ	੭
ਪੰਨੇ੫੮੨	ਮਨਮੁਖਆਸਾਨਹੀਉ	੧੫	ਪੰਨੇ੫੮੬	ਕੋਟਮਨੋਰਥਆਵਹਿਹਾ	੮
ਪੰਨੇ੫੮੩	ਕਲਿਮਹਿਪ੍ਰੇਤਜਿਨੀ	੧੬	ਪੰਨੇ੫੮੬	ਲੇਪਨਲਾਗੋਤਿਲਕਾ	੯
ਪੰਨੇ੫੮੩	ਮਨਸਾਮਨਹਿਸਮਾਇ	੧੭	ਪੰਨੇ੫੮੬	ਖੂਬੁਖੂਬੁਖੂਬੁਖੂਬੁਖੂਬੁ	੧੦
ਪੰਨੇ੫੮੩	ਬਾਨੁਗੁਰੁਜਗਤੁਬਉ	੧੮	ਪੰਨੇ੫੮੬	ਸਾਚਪਦਾਰਥੁਗੁਰਮੁਖਿ	੧੧
ਪੰਨੇ੫੮੩	ਹਉਮੈਮਾਇਆਮੋਹਿ	੧੯	ਪੰਨੇ੫੮੬	ਸਤਿਗੁਰੁਸੇਵਿਸਰਬਫ	੧੨
ਪੰਨੇ੫੮੩	ਮੇਰੀਪਟੀਆਲਿਖਹੁ	੨੦	ਪੰਨੇ੫੮੬	ਆਪਣੇਦਾਸਕਉਕੀਠਿ	੧੩
ਪੰਨੇ੫੮੩	ਆਪੇਦੈਤਲਾਇਦਿਤੇ	੨੧	ਪੰਨੇ੫੮੬	ਸੀਧਰਮੋਹਨਸਗਲਉ	੧੪
	ਰਾਗੁਭੈਰਉਮਹਲਾ੪		ਪੰਨੇ੫੮੬	ਬਨਮਹਿਪੇਖਿਓਤ੍ਰਿਣ	੧੫
ਪੰਨੇ੫੮੪	ਹਰਿਜਨਸੰਤਕਰਿਕਿਰ	੧	ਪੰਨੇ੫੮੭	ਨਿਕਟਿਬੁਝੈਸੋਬੁਰਾਕਿ	੧੬

ਪੰਨੇ੫੮੭	ਜਿਸੁਤੂਰਾਖਹਿਤਿਸੁ	੧੭	ਪੰਨੇ੫੯੧	ਪ੍ਰਥਮੇਛੋਡੀਪਰਾਈਨਿ	੪੦
ਪੰਨੇ੫੮੭	ਤਉਕੜੀਐਜੇਹੋਵੈ	੧੮	ਪੰਨੇ੫੯੧	ਸੁਖੁਨਾਹੀਬਹੁਤੈਧਨਖਾ	੪੧
ਪੰਨੇ੫੮੭	ਬਿਨੁਬਾਜੇਕੈਸੋਨਿਰ	੧੯	ਪੰਨੇ੫੯੧	ਗੁਰਮਿਲਿਤਿਆਗਿਓ	੪੨
ਪੰਨੇ੫੮੭	ਹਉਮੈਰੋਗੁਮਾਨੁਖਕ	੨੦	ਪੰਨੇ੫੯੧	ਸਭਤੇਊਚਾਜਾਕਾਨਾਉ	੪੩
ਪੰਨੇ੫੮੭	ਚੀਤਿਆਵੈਤਾਂਮਹਾ	੨੧	ਪੰਨੇ੫੯੧	ਜਿਸੁਸਿਮਰਤਮਨਿਹੋ	੪੪
ਪੰਨੇ੫੮੮	ਬਾਪੁਹਮਾਰਾਸਦਚ	੨੨	ਪੰਨੇ੫੯੨	ਲਾਜਮਰੈਜੋਨਾਮੁਨਲੇ	੪੫
ਪੰਨੇ੫੮੮	ਨਿਰਵੈਰਪੁਰਖਸਤਿ	੨੩	ਪੰਨੇ੫੯੨	ਗੁਰਸੁਪ੍ਰਸੰਨਹੋਏਭਉ	੪੬
ਪੰਨੇ੫੮੮	ਸਤਿਗੁਰੁਮੇਰਾਬੇਮੁ	੨੪	ਪੰਨੇ੫੯੨	ਕਰਣਕਾਰਣਸਮਰਥੁਹੁ	੪੭
ਪੰਨੇ੫੮੮	ਨਾਮੁਲੈਤਮਨੁਪਰਗ	੨੫	ਪੰਨੇ੫੯੨	ਮਨੁਤਨੁਰਾਤਾਰਾਮਰੰਗਿ	੪੮
ਪੰਨੇ੫੮੮	ਨਮਸਕਾਰਤਾਕਉਲ	੨੬	ਪੰਨੇ੫੯੨	ਨਾਮੁਲੈਤਕਿਛੁਬਿਘ	੪੯
ਪੰਨੇ੫੮੯	ਮੋਹਿਦੁਹਾਗਨਿਆ	੨੭	ਪੰਨੇ੫੯੩	ਆਪੇਸਾਸਤੁਆਪੇਬੇ	੫੦
ਪੰਨੇ੫੮੯	ਚਿਤਵਤਪਾਪਨਆ	੨੮	ਪੰਨੇ੫੯੩	ਭਗਤਾਮਨਿਆਨੰਦੁ	੫੧
ਪੰਨੇ੫੮੯	ਅਪਣੀਦਇਆਕਰੇ	੨੯	ਪੰਨੇ੫੯੩	ਭੈਕਉਭਉਪੜਿਆਸਿ	੫੨
ਪੰਨੇ੫੮੯	ਨਾਮੁਹਮਾਰੈਅੰਤਰਜਾ	੩੦	ਪੰਨੇ੫੯੩	ਪੰਚਮਜਮੀਜੋਪੰਚਨਰ	੫੩
ਪੰਨੇ੫੮੯	ਤੂਮੇਰਾਪਿਤਾਤੂਹੈਮੇਰਾ	੩੧	ਪੰਨੇ੫੯੩	ਨਿੰਦਕਕਉਫਿਟਕੇਸੰ	੫੪
ਪੰਨੇ੫੮੯	ਸਭਤੇਊਚਜਾਕਾਦਰ	੩੨	ਪੰਨੇ੫੯੩	ਦੁਇਕਰਜੋੜਿਕਰਉ	੫੫
ਪੰਨੇ੫੯੦	ਰੋਵਨਹਾਰੀਰੋਜੁਬਨਾ	੩੩	ਪੰਨੇ੫੯੪	ਸਤਿਗੁਰਿਆਪੁਨੇਸੁਨੀ	੫੬
ਪੰਨੇ੫੯੦	ਸੰਤਕੀਨਿੰਦਾਜੋਨੀ	੩੪		ਰਾਗੁਭੈਰਉਮਹਲਾ੫ਪੜਤਾਲ	
ਪੰਨੇ੫੯੦	ਨਾਮੁਹਮਾਰੈਬੇਦਅਰੁ	੩੫	ਪੰਨੇ੫੯੪	ਪਰਤਿਪਾਲਪ੍ਰਭਕ੍ਰਿ	੧
ਪੰਨੇ੫੯੦	ਨਿਰਧਨਕਉਤੁਮਦੇ	੩੬		ਭੈਰਉਅਸਟਪਦੀਆਮਹਲਾ੧	
ਪੰਨੇ੫੯੦	ਸੰਤਮੰਡਲਮਾਹਿਹ	੩੭	ਪੰਨੇ੫੯੪	ਆਤਮਮਹਿਰਾਮੁਰਾ	੧
ਪੰਨੇ੫੯੦	ਰੋਗੁਕਵਨੁਜਾਂਰਾਖੈ	੩੮		ਭੈਰਉਮਹਲਾ੩	
ਪੰਨੇ੫੯੧	ਤੇਰੀਟੇਕਰਹਾਕਲਿ	੩੯	ਪੰਨੇ੫੯੪	ਤਿਨਿਕਰਤੈਇਕੁਚਲਤੁ	੧

ਪੰਨੇ੫੯੫ ਗੁਰਸੇਵਾਤੇਅੰਮ੍ਰਿਤਫਲੁ ੨

ਭੈਰਉਮਹਲਾ੫ ਅਸਟਪਦੀਆ

ਪੰਨੇ੫੯੫ ਜਿਸੁਨਾਮੁਰਿਦੈਸੋਈਵ ੧
ਪੰਨੇ੫੯੬ ਕੋਟਿਬਿਸਨਕੀਨੇਅਵ ੨
ਪੰਨੇ੫੯੬ ਸਤਿਗੁਰਿਮੋਕਉਕੀਨੋ ੩

ਭੈਰਉਬਾਣੀਭਗਤਕੀਕਬੀਰਜੀ

ਪੰਨੇ੫੯੬ ਇਹੁਧਨੁਮੇਰੇਹਰਿਕੋਨਾਉ ੧
ਪੰਨੇ੫੯੬ ਨਾਂਗੇਆਵਨੁਨਾਂਗੇਜਾਨ ੨
ਪੰਨੇ੫੯੬ ਮੈਲਾਬ੍ਰਹਮਾਮੈਲਾਇੰ ੩
ਪੰਨੇ੫੯੭ ਮਨੁਕਰਿਮਕਾਕਿਬਲਾ ੪
ਪੰਨੇ੫੯੭ ਗੰਗਾਕੇਸੰਗਸਲਿਤਾ ੫
ਪੰਨੇ੫੯੭ ਮਾਥੈਤਿਲਕੁਹਥਮਾ ੬
ਪੰਨੇ੫੯੭ ਉਲਟਿਜਾਤਿਕੁਲਦੋ ੭
ਪੰਨੇ੫੯੭ ਨਿਰਧਨਆਦਰੁਕੋਈ ੮
ਪੰਨੇ੫੯੭ ਗੁਰਸੇਵਾਤੇਭਗਤਿਕ ੯
ਪੰਨੇ੫੯੭ ਸਿਵਕੀਪੁਰੀਬਸੈਬੁਧਿ ੧੦
ਪੰਨੇ੫੯੭ ਸੋਮੁਲਾਂਜੋਮਨਸਿਉ ੧੧
ਪੰਨੇ੫੯੮ ਜੋਪਾਥਰਕਉਕਹਤੇਦੇ ੧੨
ਪੰਨੇ੫੯੮ ਜਲਮਹਿਮੀਨਮਾਇ ੧੩
ਪੰਨੇ੫੯੮ ਜਬਲਗੁਮੇਰੀਮੇਰੀ ੧੪
ਪੰਨੇ੫੯੮ ਸਤਰਿਸੈਇਸਲਾਰ ੧੫
ਪੰਨੇ੫੯੮ ਸਭੁਕੋਈਚਲਨਕਹ ੧੬
ਪੰਨੇ੫੯੮ ਕਿਉਲੀਜੈਗਢੁਬੰਕਾ ੧੭

ਪੰਨੇ੫੯੯ ਗੰਗਗੁਸਾਇਣਿਗਾਹਿਰ ੧੮

ਭੈਰਉਕਬੀਰਜੀਉਅਸਟਪਦੀ

ਪੰਨੇ੫੯੯ ਅਗਮਦ੍ਰੁਗਮਗੜਿ ੧
ਪੰਨੇ੫੯੯ ਕੋਟਿਸੂਰਜਾਕੈਪਰਗਾ ੨

ਭੈਰਉਬਾਣੀਨਾਮਦੇਉਜੀਉਕੀ

ਪੰਨੇ੫੯੯ ਰੇਜਿਹਬਾਕਰਉਸਤ ੧
ਪੰਨੇ੫੯੯ ਪਰਧਨਪਰਦਾਰਾਪਰ ੨
ਪੰਨੇ੬੦੦ ਦੂਧੁਕਟੋਰੈਗਡਵੈਪਾਨੀ ੩
ਪੰਨੇ੬੦੦ ਮੈਬਉਰੀਮੇਰਾਰਾਮੁਭ ੪
ਪੰਨੇ੬੦੦ ਕਬਹੂਖੀਰਿਖਾਡਘੀ ੫
ਪੰਨੇ੬੦੦ ਹਸਤਿਖੇਲਤਤੇਰੇਦੇਹੁ ੬
ਪੰਨੇ੬੦੦ ਜੈਸੀਭੂਖੇਪ੍ਰੀਤਿਅਨਾਜ ੭
ਪੰਨੇ੬੦੦ ਘਰਕੀਨਾਰਿਤਿਆਗੈ ੮
ਪੰਨੇ੬੦੦ ਸੰਡਾਮਰਕਾਜਾਇਪੁਕਾ ੯
ਪੰਨੇ੬੦੧ ਸੁਲਤਾਨੁਪੂਛੈਸੁਨੁਬੇ ੧੦
ਪੰਨੇ੬੦੧ ਜਉਗੁਰਦੇਉਤਮਿਲੈ ੧੧

ਭੈਰਉਬਾਣੀਰਵਿਦਾਸਜੀ

ਪੰਨੇ੬੦੧ ਬਿਨੁਦੇਖੇਉਪਜੈਨਹੀ ੧
ਪੰਨੇ੬੦੨ ਨਾਮਦੇਵਾ ਆਉਕਲੰਦਰ ੧

੧੩੨ਜੋੜਾ

੧ੴਸਤਿਗੁਰਪ੍ਰਸਾਦਿ॥

ਤਤਕਰਾਰਾਗਬਸੰਤਕਾ॥

ਪੰਨੇ੬੦੨ ਰਾਗੁਬਸੰਤੁਮਹਲਾ੧

ਪੰਨੇ੬੦੨ ਮਾਹਾਮਾਹਮੁਮਾਰਖੀਚੜ੍ਹਿ ੧
ਪੰਨੇ੬੦੨ ਰੁਤਿਆਈਲੇਸਰਸਬ ੨
ਪੰਨੇ੬੦੨ ਸੁਇਨੇਕਾਚਉਕਾਕੰਚਨ ੩
ਪੰਨੇ੬੦੩ ਬਸਤ੍ਰਉਤਾਰਿਦਿਗੰਬਰੁ ੪
ਪੰਨੇ੬੦੩ ਸਗਲਭਵਨਤੇਰੀਮਾਇ ੫
ਪੰਨੇ੬੦੩ ਮੇਰੀਸਖੀਸਹੇਲੀਸੁਨਹੁ ੬
ਪੰਨੇ੬੦੩ ਆਪੇਕੁਦਰਤਿਕਰੇਸਾਜਿ ੭
ਪੰਨੇ੬੦੩ ਸਾਹਿਬਭਾਵੈਸੇਵਕੁਸੇਵਾ ੮
ਪੰਨੇ੬੦੩ ਸਾਲਗ੍ਰਾਮਬਿਪਪੂਜਿ ੯
ਪੰਨੇ੬੦੪ ਸਾਹੁਰੜੀਵਥੁਸਭੁਕਿ ੧੦
ਪੰਨੇ੬੦੪ ਰਾਜਾਬਾਲਕੁਨਗਰੀਕਾ ੧੧
ਪੰਨੇ੬੦੪ ਸਾਚਾਸਾਹੁਗੁਰੂਸੁਖਦਾ ੧੨

ਬਸੰਤੁਮਹਲਾ੩

ਪੰਨੇ੬੦੪ ਮਾਹਾਰੁਤੀਮਹਿਸਦਬ ੧
ਪੰਨੇ੬੦੪ ਰਾਤੇਸਚਿਹਰਿਨਾਮਿਨਿ ੨
ਪੰਨੇ੬੦੪ ਹਰਿਸੇਵੇਸੋਹਰਿਕਾਲੋ ੩
ਪੰਨੇ੬੦੫ ਅੰਤਰਿਪੂਜਾਮਨਤੋਹੋ ੪
ਪੰਨੇ੬੦੫ ਭਗਤਿਵਛਲੁਹਰਿ ੫
ਪੰਨੇ੬੦੫ ਮਾਇਆਮੋਹੁਸਬਦਿ ੬
ਪੰਨੇ੬੦੫ ਪੂਰੈਭਾਗਿਸਚੁਕਾਰਕ ੭
ਪੰਨੇ੬੦੫ ਭਗਤਿਕਰਹਿਜਨਦੇ ੮
ਪੰਨੇ੬੦੬ ਨਾਮਿਰਤੇਕੁਲਾਂਕਾਕਰ ੯
ਪੰਨੇ੬੦੬ ਬਿਨੁਕਰਮਾਸਭਭਰ ੧੦

ਪੰਨੇ੬੦੬ ਕ੍ਰਿਪਾਕਰੇਸਭਿਧੁਭੂਮਿ ੧੧
ਪੰਨੇ੬੦੬ ਗੁਰਸਬਦੀਹਰਿਚੇਤਿ ੧੨
ਪੰਨੇ੬੦੬ ਤੇਰਾਕੀਆਕਿਰਮਜੰਤੁ ੧੩
ਪੰਨੇ੬੦੬ ਬਨਸਪਤਿਮਉਲੀਚ ੧੪
ਪੰਨੇ੬੦੬ ਸਭਿਜੁਗਤੇਰੇਕੀਤੇਹੋਏ ੧੫
ਪੰਨੇ੬੦੭ ਤਿਨਬਸੰਤੁਜੋਹਰਿਗੁਣ ੧੬
ਪੰਨੇ੬੦੭ ਬਸੰਤੁਚੜਿਆਫੂਲੀ ੧੭
ਪੰਨੇ੬੦੭ ਗੁਰਕੀਬਾਣੀਵਿਟਹੁ ੧੮

ਰਾਗੁਬਸੰਤੁਮਹਲਾ੪

ਪੰਨੇ੬੦੭ ਜਿਉਪਸਰੀਸੂਰਜਕਿਰ ੧
ਪੰਨੇ੬੦੭ ਰੈਣਿਦਿਵਸੁਦੁਇਸਦੇ ੨
ਪੰਨੇ੬੦੭ ਰਾਮਨਾਮੁਰਤਨਕੋਠੜੀ ੩
ਪੰਨੇ੬੦੮ ਤੁਮਵਡਪੁਰਖਵਡਅਗ ੪
ਪੰਨੇ੬੦੮ ਮੇਰਾਇਕੁਖਿਨੁਮਨੂਆਰ ੫
ਪੰਨੇ੬੦੮ ਮਨੁਖਿਨੁਖਿਨੁਭਰਮਿਭਰ ੬
ਪੰਨੇ੬੦੮ ਆਵਣਜਾਣੁਭਇਆ ੭

ਬਸੰਤੁਮਹਲਾ੫

ਪੰਨੇ੬੦੮ ਗੁਰੁਸੇਵਉਕਰਿਨਮਸ ੧
ਪੰਨੇ੬੦੮ ਹਟਵਾਣੀਧਨਮਾਲ ੨
ਪੰਨੇ੬੦੯ ਤਿਸੁਬਸੰਤੁਜਿਸੁਪ੍ ੩
ਪੰਨੇ੬੦੯ ਜੀਅਪ੍ਰਾਣਤੁਮਪਿੰ ੪
ਪੰਨੇ੬੦੯ ਪ੍ਰਭਪ੍ਰੀਤਮਮੇਰੈਸੰਗਿ ੫
ਪੰਨੇ੬੦੯ ਮਿਲਿਪਾਣੀਜਿਉਹਰੇ ੬

ਪੰਨੇ ੬੧੨ ਮਨੁਭੂਲਉਭਰਮਿਸਿ ੨
ਪੰਨੇ ੬੦੯ ਤੂਅਬਰਵਤੇਦੇਰਹੋ ੭
ਪੰਨੇ ੬੦੯ ਤਿਸੁਤੂਸੇਵਿਜਿਨਿਤੂ ੮
ਪੰਨੇ ੬੧੦ ਜਿਸੁਬੋਲਤਮੁਖੁਪਾਵੈ ੯
ਪੰਨੇ ੬੧੦ ਮਨਤਨਭੀਤਰਿਲਾਗੀ ੧੦
ਪੰਨੇ ੬੧੦ ਗਮਰਿਗਿਸਭਰਾਏਪਾ ੧੧
ਪੰਨੇ ੬੧੦ ਸਚੁਪਰਮੇਸਰੁਨਿਤਨ ੧੨
ਪੰਨੇ ੬੧੦ ਗੁਰਚਰਣਸਰੇਵਤਦੁ ੧੩
ਪੰਨੇ ੬੧੧ ਸਗਲਾਇਛਾਜਾਪਿਪ੍ਰਭੁ ੧੪
ਪੰਨੇ ੬੧੧ ਕਿਲਾਵਿਖਾਬਿਨਸੇਗਾ ੧੫
ਪੰਨੇ ੬੧੧ ਰੋਗਮਿਟਾਏਪ੍ਰਭੂਆਪਿ ੧੬
ਪੰਨੇ ੬੧੧ ਹੁਕਮੁਕਰਿਕੀਨੇਨਿਹਾ ੧੭
ਪੰਨੇ ੬੧੧ ਦੇਖੁਫੂਲਫੂਲਫੂਲੇ ੧੮
ਪੰਨੇ ੬੧੧ ਹੋਇਇਕਤ੍ਰਮਿਲਹੁ ੧੯
ਪੰਨੇ ੬੧੧ ਤੇਰੀਕੁਦਰਤਿਤੂਹੈਜਾ ੨੦
ਪੰਨੇ ੬੧੨ ਮੂਲੁਨਬੂਝੈਆਪੁਨ ੨੧
ਰਾਗੁਬਸੰਤੁਹਿੰਡੋਲਮਹਲਾ ੯
ਪੰਨੇ ੬੧੨ ਸਾਧੋਇਹੁਤਨੁਮਿਥ ੧
ਪੰਨੇ ੬੧੨ ਪਾਪੀਹੀਐਮੈਕਾਮੁਬ ੨
ਪੰਨੇ ੬੧੨ ਮਾਈਮੈਧਨੁਪਾਇਓ ੩
ਪੰਨੇ ੬੧੨ ਮਨਕਹਾਬਿਸਾਰਿਓਰਾ ੪
ਪੰਨੇ ੬੧੨ ਕਹਾਭੂਲਿਓਰੇਝੂਠੇਲੋ ੫
ਬਸੰਤੁਮਹਲਾ ੧ ਅਸਟਪਦੀਆ
ਪੰਨੇ ੬੧੨ ਜਗੁਕਊਆਨਾਮੁਨ ੧

ਪੰਨੇ ੬੧੩ ਦਰਸਨਕੀਪਿਆਸ ੩
ਪੰਨੇ ੬੧੩ ਚੰਚਲੁਚੀਤੁਨਪਾਵੈ ੪
ਪੰਨੇ ੬੧੩ ਮਤੁਭਸਮਅੰਧੂਲੇਗ ੫
ਪੰਨੇ ੬੧੪ ਦੁਬਿਧਾਦੁਰਮਤਿਅ ੬
ਪੰਨੇ ੬੧੪ ਆਪੇਭਵਰਾਫੂਲਬੇਲ ੭
ਪੰਨੇ ੬੧੪ ਨਉਸਤਚਉਦਹਚਾਰਿ ੮
ਬਸੰਤੁਹਿੰਡੋਲੁਮਹਲਾ ੪
ਪੰਨੇ ੬੧੪ ਕਾਂਇਆਨਗਰਿਇਕੁ ੧
ਬਸੰਤੁਮਹਲਾ ੫
ਪੰਨੇ ੬੧੫ ਸੁਣਿਸਾਖੀਮਨਿਜਪਿ ੧
ਪੰਨੇ ੬੧੫ ਅਨਿਕਜਨਮਭ੍ਰਮੇਜੋ ੨
ਬਸੰਤੁਕੀਵਾਰਮਹਲੁ ੫
ਪੰਨੇ ੬੧੫ ਹਰਿਕਾਨਾਮੁਧਿਆਇਕੈ ੧
ਬਸੰਤੁਬਾਣੀਭਗਤਾਂਕੀਕਬੀਰਜੀ
ਪੰਨੇ ੬੧੬ ਮਉਲੀਧਰਤੀਮਉਲਿ ੧
ਪੰਨੇ ੬੧੬ ਪੰਡਿਤਜਨਮਾਤੇਪੜ੍ਹਿ ੨
ਪੰਨੇ ੬੧੬ ਜੋਇਖਸਮੁਹੈਜਾਇ ੩
ਪੰਨੇ ੬੧੬ ਪ੍ਰਹਲਾਦਪਠਾਏਪੜ੍ ੪
ਪੰਨੇ ੬੧੬ ਇਸੁਤਨਮਨਮਧੇਮ ੫
ਪੰਨੇ ੬੧੬ ਨਾਇਕੁਏਕੁਬਨਜਾਰੇ ੬
ਪੰਨੇ ੬੧੬ ਮਾਤਾਜੂਠੀਪਿਤਾਭੀਹੁ ੭
ਰਾਮਾਨੰਦਜੀ

ਪੰਨੇ ੬੧੭ ਕਤਜਾਈਐਰੇਘਰਿ ੧
ਬਸੰਤੁਬਾਣੀਨਾਮਦੇਉਜੀਕੀ
ਪੰਨੇ ੬੧੭ ਸਾਹਿਬੁਸੰਕਟਵੈਸੇਵ ੧
ਪੰਨੇ ੬੧੭ ਲੋਭਲਹਰਿਅਤਿਨੀ ੨
ਪੰਨੇ ੬੧੭ ਸਹਜਿਅਵਲਿਧੂੜਿ ੩
ਬਸੰਤੁਬਾਣੀਰਵਿਦਾਸਜੀਕੀ
ਪੰਨੇ ੬੧੭ ਤੁਝਹਿਸੁਝੰਤਾਕਛੂਨਾ ੧
ਬਸੰਤੁਕਬੀਰਜੀਉ॥
ਪੰਨੇ ੬੧੭ ਸੁਰਹਕੀਜੈਸੀਤੇਰੀ ੧
ਦਦਜੋੜੂ
੧ਓ ਸਤਿਗੁਰਪ੍ਰਸਾਦਿ॥
ਤਤਕਰਾਰਾਗਸਾਰਗਕਾ॥
ਰਾਗੁਸਾਰਗਚਉਪਦੇਮਹਲਾ ੧
ਪੰਨੇ ੬੧੮ ਅਪੁਨੇਠਾਕੁਰਕੀਹ ੧
ਪੰਨੇ ੬੧੮ ਹਰਿਬਿਨੁਕਿਉਰਹੀ ੨
ਪੰਨੇ ੬੧੮ ਦੂਰਿਨਾਹੀਮੇਰੋਪ੍ਰਭੁ ੩
ਸਾਰੰਗਮਹਲਾ ੪
ਪੰਨੇ ੬੧੮ ਹਰਿਕੇਸੰਤਜਨਾਕੀ ੧
ਪੰਨੇ ੬੧੮ ਗੋਬਿੰਦਚਰਨਨਕਉ ੨
ਪੰਨੇ ੬੧੮ ਹਰਿਹਰਿਅੰਮ੍ਰਿਤਨਾ ੩
ਪੰਨੇ ੬੧੯ ਗੋਬਿਦਕੀਐਸੀ ੪
ਪੰਨੇ ੬੧੯ ਮੇਰਾਮਨੁਰਾਮਨਾਮਿ ੫
ਪੰਨੇ ੬੧੯ ਜਪਿਮਨਰਾਮਨਾਮੁ ੬

ਪੰਨੇ ੬੧੯ ਕਾਹੇਪੂਤਝਗਰਤਹਉ ੭
ਸਾਰਗਮਹਲਾ ੪ ਪੜਤਾਲ॥
ਪੰਨੇ ੬੧੯ ਜਪਿਮਨਜਗੰਨਾਥ ੧
ਪੰਨੇ ੬੧੯ ਜਪਿਮਨਨਰਹਰੇਨਰ ੨
ਪੰਨੇ ੬੨੦ ਜਪਿਮਨਮਾਧੋਮਧ ੩
ਪੰਨੇ ੬੨੦ ਜਪਿਮਨਨਿਰਭਉ॥ ੪
ਪੰਨੇ ੬੨੦ ਜਪਿਮਨਗੋਵਿੰਦੁਹਰਿ ੫
ਪੰਨੇ ੬੨੦ ਜਪਿਮਨਸਿਰੀਰਾਮੁ ੬
ਸਾਰੰਗਮਹਲਾ ੫
ਪੰਨੇ ੬੨੦ ਸਤਿਗੁਰਮੂਰਤਿਕਉ ੧
ਪੰਨੇ ੬੨੦ ਹਰਿਜੀਉਅੰਤਰਜਾ ੨
ਪੰਨੇ ੬੨੧ ਅਬਮੋਰੋਨਾਚਨੋਰਹੋ ੩
ਪੰਨੇ ੬੨੧ ਅਬਪੂਛੇਕਿਆਕਹਾ ੪
ਪੰਨੇ ੬੨੧ ਮਾਈਧੀਰਿਰਹੀਪ੍ਰਿਅ ੫
ਪੰਨੇ ੬੨੧ ਮਾਈਸਤਿਸਤਿਸਤਿਹ ੬
ਪੰਨੇ ੬੨੧ ਮੈਰੈਮਨਿਬਾਸਿਬੋਗੁਰਰੋ ੭
ਪੰਨੇ ੬੨੧ ਅਬਮੋਹਿਰਾਮਭਰੋਸ ੮
ਪੰਨੇ ੬੨੨ ਉਇਸੁਖਕਾਸਿਉਬਰ ੯
ਪੰਨੇ ੬੨੨ ਬਿਖਈਦਿਨੁਰੈਨਿਇ ੧੦
ਪੰਨੇ ੬੨੨ ਅਵਰਿਸਭਿਭੂਲੇਭ੍ਰਮ ੧੧
ਪੰਨੇ ੬੨੨ ਅਨਦਿਨੁਰਾਮਕੇਗੁਣ ੧੨
ਪੰਨੇ ੬੨੨ ਬਲਿਹਾਰੀਗੁਰਦੇਵਚ ੧੩
ਪੰਨੇ ੬੨੨ ਗਾਇਓਰੀਮੈਗੁਣਨਿਧਿ ੧੪

			ਪਨੇ੬੨੫	ਨੈਨਹੁਦੇਖਿਓਚਲਤੁ	੩੮
ਪਨੇ੬੨੩	ਕੈਸੇਕਹਉਮੋਹਿਜੀ	੧੫	ਪਨੇ੬੨੫	ਚਰਨਗੋਬਿੰਦਮਾਰਗੁ	੩੯
ਪਨੇ੬੨੩	ਰੇਮੂੜੇਤੂਕਿਉਸਿਮਰ	੧੬	ਪਨੇ੬੨੫	ਧਿਆਇਓਅੰਤਿਬਾਰ	੪੦
ਪਨੇ੬੨੩	ਕਿਉਜੀਵਨੁਪ੍ਰੀਤਮ	੧੭	ਪਨੇ੬੨੫	ਗੁਰਮਿਲਿਐਸੇਪ੍ਰਭੂਧਿ	੪੧
ਪਨੇ੬੨੩	ਉਆਅਉਸਰਕੈਹਉ	੧੮	ਪਨੇ੬੨੫	ਮੇਰੈਮਨਿਸਬਦੁਲਗੋਗੁ	੪੨
ਪਨੇ੬੨੩	ਮਨੋਰਥਪੂਰੇਸਤਿਗੁਰਆ	੧੯	ਪਨੇ੬੨੬	ਹਰਿਹਰਿਨਾਮੁਦੀਓਗੁਰਿ	੪੩
ਪਨੇ੬੨੩	ਮਨਕਹਾਲੁਭਾਈਐਆ	੨੦	ਪਨੇ੬੨੬	ਰੇਮੂੜੇਆਨਕਾਹੇਕਤਜਾ	੪੪
ਪਨੇ੬੨੩	ਮਨਸਦਾਮੰਗਲਗੋਬਿ	੨੧	ਪਨੇ੬੨੬	ਓਅੰਪ੍ਰਿਅਪ੍ਰੀਤਿਚੀ	੪੫
ਪਨੇ੬੨੩	ਹਰਿਜਨਸਗਲਉਧਾ	੨੨	ਪਨੇ੬੨੬	ਮਨਓਇਦਿਨਸਧੰਨਿਪ	੪੬
ਪਨੇ੬੨੪	ਹਰਿਜਨਰਾਮਰਾਮਰਾਮ	੨੩	ਪਨੇ੬੨੬	ਅਬਮੋਰੋਸਹਸਾਦੂਖੁਗ	੪੭
ਪਨੇ੬੨੪	ਮੋਹਨਪਾਰਿਆਵਹੁਕਰ	੨੪	ਪਨੇ੬੨੬	ਪ੍ਰਭੁਮੇਰੋਇਤਉਤਸਦਾ	੪੮
ਪਨੇ੬੨੪	ਅਬਕਿਆਸੋਚਉਸੋਚ	੨੫	ਪਨੇ੬੨੬	ਅਪਨਾਮੀਤੁਸੁਆਮੀ	੪੯
ਪਨੇ੬੨੪	ਅਬਮੋਹਿਸਰਬਉਪਾ	੨੬	ਪਨੇ੬੨੬	ਓਟਸਤਾਣੀਪ੍ਰਭਿਜੀ	੫੦
ਪਨੇ੬੨੪	ਅਬਮੋਹਿਲਬਧਿਓ	੨੭	ਪਨੇ੬੨੬	ਪ੍ਰਭਸਿਮਰਤਦੂਖਬਿਨ	੫੧
ਪਨੇ੬੨੪	ਮੇਰਾਮਨੁਏਕੈਹੀਪ੍ਰਿਅ	੨੮	ਪਨੇ੬੨੬	ਮੇਰੋਮਨੁਜਤਕਤਤੁਝਹਿ	੫੨
ਪਨੇ੬੨੪	ਅਬਮੋਰੋਠਾਕੁਰਸਿਉ	੨੯	ਪਨੇ੬੨੭	ਮਨਤੇਭੈਭਉਦੂਰਿਪਰਾਇ	੫੩
ਪਨੇ੬੨੪	ਮੇਰੈਮਨਿਚੀਤਿਆਏ	੩੦	ਪਨੇ੬੨੭	ਅੰਮ੍ਰਿਤਨਾਮੁਮਨਹਿਆ	੫੪
ਪਨੇ੬੨੪	ਹਰਿਜੀਉਕੇਦਰਸਨਕ	੩੧	ਪਨੇ੬੨੭	ਬਿਨੁਪ੍ਰਭਰਹਨੁਨਜਾਇ	੫੫
ਪਨੇ੬੨੪	ਅਬਮੇਰੋਪੰਚਾਤੇਸੰਗੁ	੩੨	ਪਨੇ੬੨੭	ਰਸਨਾਜਪਤੀਤੂਹੀਤੂਹੀ	੫੬
ਪਨੇ੬੨੫	ਅਬਮੇਰੋਠਾਕੁਰਸਿਉ	੩੩	ਪਨੇ੬੨੭	ਜਾਹੂਕਾਹੂਅਪਨੋਹੀਚਿ	੫੭
ਪਨੇ੬੨੫	ਮੋਹਨਸਭਿਜੀਅਤੇਰੇਤੂ	੩੪	ਪਨੇ੬੨੭	ਝੂਠੋਮਾਇਆਕੋਮਦਮਾ	੫੮
ਪਨੇ੬੨੫	ਅਬਮੋਹਿਧਨੁਪਾਇਓ	੩੫	ਪਨੇ੬੨੭	ਅਪੁਨੀਇਤਨੀਕਛੂਨ	੫੯
ਪਨੇ੬੨੫	ਮੇਰੈਮਨਿਮਿਸਟਲਗੇ	੩੬	ਪਨੇ੬੨੭	ਮੋਹਨੀਮੋਹਤਰਹੈਨਹੋਰੀ	੬੦
ਪਨੇ੬੨੫	ਰਸਨਾਰਾਮਕਹਤਗੁਣ	੩੭			

ਪਨੇ੬੨੭	ਕਹਾਕਰਹਿਰੇਖਾਟਿਖਾ	੬੧	ਪਨੇ੬੩੦	ਰਸਨਾਰਾਮਕੋਜਸੁਗਾਉ	੮੪
ਪਨੇ੬੨੭	ਗੁਰਜੀਉਸੰਗਿਤੁਹਾ	੬੨	ਪਨੇ੬੩੦	ਬੈਕੁੰਠਗੋਬਿੰਦਚਰਨਨਿ	੮੫
ਪਨੇ੬੨੭	ਹਰਿਹਰਿਦੀਓਸੇਵਕ	੬੩	ਪਨੇ੬੩੦	ਸਾਚੇਸਤਿਗੁਰੂਦਾਤਾਰਾ	੮੬
ਪਨੇ੬੨੮	ਤੂਮੇਰੇਮੀਤਸਖਾਹਰਿ	੬੪	ਪਨੇ੬੩੦	ਗੁਰਕੇਚਰਨਬਸੇਮਨਿਮੇ	੮੭
ਪਨੇ੬੨੮	ਕਰਪੁਗਤਦਾਇਆ	੬੫	ਪਨੇ੬੩੦	ਜੀਵਨੁਤਉਗਨੀਐਹਰਿ	੮੮
ਪਨੇ੬੨੮	ਠਾਕੁਰਾਬਿਨਤੀਕਰਨ	੬੬	ਪਨੇ੬੩੦	ਸਿਮਰਨਰਾਮਕੋਇਕੁਨਾਮ	੮੯
ਪਨੇ੬੨੮	ਜਾਕੀਰਾਮਨਾਮਲਿਵ	੬੭	ਪਨੇ੬੩੦	ਪੂਰਤੁਸੋਈਜਿਪੁਰਕਉ	੯੦
ਪਨੇ੬੨੮	ਅਬਜਨਊਪਰਿਕੋਨ	੬੮	ਪਨੇ੬੩੦	ਹਰਿਹਰਿਸੰਤਜਨਾਕੀਜੀ	੯੧
ਪਨੇ੬੨੮	ਹਰਿਜਨਛੋਡਿਆਸ	੬੯	ਪਨੇ੬੩੦	ਹਰਿਕੇਨਾਮਹੀਨਬੇਤਾਲ	੯੨
ਪਨੇ੬੨੮	ਮੇਰੈਗੁਰਿਮੋਰੋਸਹਸਾ	੭੦	ਪਨੇ੬੩੦	ਮਨਿਤਨਿਰਾਮਕੋਬਿਉਹਾ	੯੩
ਪਨੇ੬੨੮	ਸਿਮਰਤਨਾਮੁਪ੍ਰਾਨਗ	੭੧	ਪਨੇ੬੩੦	ਹਰਿਕੇਨਾਮਹੀਨਮਤਿਥੋ	੯੪
ਪਨੇ੬੨੮	ਅਪੁਨੇਗੁਰਪੂਰੇਬਲਿ	੭੨	ਪਨੇ੬੩੧	ਚਿਤਵਉਵਾਅਉਸਰ	੯੫
ਪਨੇ੬੨੮	ਬਿਨੁਹਰਿਹੈਕੋਕਹਾਬ	੭੩	ਪਨੇ੬੩੧	ਮੇਰਾਪ੍ਰਭੁਸੰਗੇਅੰਤਰਿ	੯੬
ਪਨੇ੬੨੯	ਠਾਕੁਰਤੁਮਸਰਣਾਈ	੭੪	ਪਨੇ੬੩੧	ਜਾਕੈਰਾਮਕੋਬਲੁਹੋਇ	੯੭
ਪਨੇ੬੨੯	ਹਰਿਕੇਨਾਮਕੀਗਤਿਠਾਂ	੭੫	ਪਨੇ੬੩੧	ਜੀਵਤੁਰਾਮਕੇਗੁਣਗਾ	੯੮
ਪਨੇ੬੨੯	ਜਿਹਵੇਅੰਮ੍ਰਿਤਗੁਣ	੭੬	ਪਨੇ੬੩੧	ਮਨਰੇਨਾਮਕੋਸੁਖਸਾਰ	੯੯
ਪਨੇ੬੨੯	ਹੋਤੀਨਹੀਕਵਨਕਛੁ	੭੭	ਪਨੇ੬੩੧	ਬਿਰਾਜਿਤਰਾਮਕੋਪਰ	੧੦੦
ਪਨੇ੬੨੯	ਫੀਕੇਹਰਿਕੇਨਾਮਬਿਨੁ	੭੮	ਪਨੇ੬੩੧	ਆਤੁਰੁਨਾਮਬਿਨੁਸੰਸਾਰ	੧੦੧
ਪਨੇ੬੨੯	ਆਇਓਸੁਨਨਪੜਨ	੭੯	ਪਨੇ੬੩੧	ਮੈਲਾਹਰਿਕੇਨਾਮਬਿਨੁ	੧੦੨
ਪਨੇ੬੨੯	ਧਨਵੰਤਨਾਮਕੇਵਣ	੮੦	ਪਨੇ੬੩੧	ਰਮਣਕਉਰਾਮਕੇਗੁਣ	੧੦੩
ਪਨੇ੬੨੯	ਪ੍ਰਭਜੀਮੋਹਿਕਵਨੁਅ	੮੧	ਪਨੇ੬੩੧	ਕੀਨੇਪਾਪਕੇਬਹੁਕੋਟਾ	੧੦੪
ਪਨੇ੬੨੯	ਆਵੈਰਾਮਸਰਣਿਵ	੮੨	ਪਨੇ੬੩੨	ਅੰਧੇਖਾਵਹਿਬਿਸੁਕੇ	੧੦੫
ਪਨੇ੬੨੯	ਜਾਤੇਸਾਧੂਸਰਣਿਗ	੮੩	ਪਨੇ੬੩੨	ਤੂਟੀਨਿੰਦਕਕੀਅਧਬੀ	੧੦੬

ਪਨੇ੬੩੨	ਤ੍ਰਿਸਨਾਭਲਤਬਹੁਪ	੧੦੭		ਸਾਰਗਮਹਲਾ੫ ਪੜਤਾਲਾ	
ਪਨੇ੬੩੨	ਰੇਪਾਪੀਤੈਕਵਨਕੀਮ	੧੦੮	ਪਨੇ੬੩੪	ਸੁਭਬਚਨਬੋਲਿਗੁ	੧
ਪਨੇ੬੩੨	ਮਾਈਰੀਚਰਨਹਓਟਗਹੀ	੧੦੯	ਪਨੇ੬੩੪	ਕੰਚਨਾਬਹੁਦਤਕਰਾ	੨
ਪਨੇ੬੩੨	ਮਾਈਰੀਮਨੁਮੇਰੋਮਤ	੧੧੦	ਪਨੇ੬੩੪	ਰਾਮਰਾਮਰਾਮਜਾਪਿ	੩
ਪਨੇ੬੩੨	ਮਾਈਰੀਆਨਾਸਿਮਰਿ	੧੧੧	ਪਨੇ੬੩੪	ਹਰਿਹਰੇਹਰਿਮੁਖਹੁ	੪
ਪਨੇ੬੩੨	ਹਰਿਕਾਟੀਕੁਟਿਲਤਾ	੧੧੨	ਪਨੇ੬੩੪	ਨਾਮਭਗਤਿਮਾਗੁਸੰ	੫
ਪਨੇ੬੩੨	ਪੋਥੀਪਰਮੇਸਰਕਾਥਾ	੧੧੩	ਪਨੇ੬੩੫	ਗੁਨਲਾਲਗਾਵਉ	੬
ਪਨੇ੬੩੨	ਵੂਠਾਸਰਬਥਾਈਮੇਹੁ	੧੧੪	ਪਨੇ੬੩੫	ਮਨਿਬਿਰਾਗੈਗੀ	੭
ਪਨੇ੬੩੩	ਗੋਬਿੰਦਜੀਉਤੂਮੇਰੇ	੧੧੫	ਪਨੇ੬੩੫	ਐਸੀਹੋਇਪਰੀ	੮
ਪਨੇ੬੩੩	ਨਿਬਹੀਨਾਮਕੀਸਚੁ	੧੧੬	ਪਨੇ੬੩੫	ਲਾਲਲਾਲਮੋਹਨ	੯
ਪਨੇ੬੩੩	ਮਾਈਰੀਪੇਖਿਰਹੀਬਿ	੧੧੭	ਪਨੇ੬੩੫	ਕਰਤਕੇਲਬਿਖੈਮੇਲ	੧੦
ਪਨੇ੬੩੩	ਮਾਈਰੀਮਾਤੀਚਰਣ	੧੧੮		ਰਾਗੁਸਾਰੰਗਮਹਲਾ੯	
ਪਨੇ੬੩੩	ਬਿਨਸੈਕਾਚਕੇਬਿਉ	੧੧੯	ਪਨੇ੬੩੫	ਹਰਿਬਿਨੁਤੇਰੋਨਸਹਾ	੧
ਪਨੇ੬੩੩	ਤਾਤੇਕਰਣਪਲਾਹਕ	੧੨੦	ਪਨੇ੬੩੫	ਕਹਾਮਨਬਿਖਿਆਸਿ	੨
ਪਨੇ੬੩੩	ਹਰਿਕੇਨਾਮਕੇਜਨਕਾਂ	੧੨੧	ਪਨੇ੬੩੫	ਕਹਾਨਰਅਪਨੋਜਨਮੁ	੩
ਪਨੇ੬੩੩	ਮਾਖੀਰਾਮਕੀਤੂਮਾਖੀ	੧੨੨	ਪਨੇ੬੩੫	ਮਨਕਰਿਕਬਹੂਨਹਰਿ	੪
ਪਨੇ੬੩੩	ਮਾਈਰੀਕਾਟੀਜਮਕੀ	੧੨੩		ਰਾਗੁਸਾਰਗਅਸਟਪਦੀਆਮਹਲਾ੧	
ਪਨੇ੬੩੩	ਮਾਈਰੀਅਰਿਓਪ੍ਰੇਮ	੧੨੪	ਪਨੇ੬੩੫	ਹਰਿਬਿਨੁਕਿਉਜੀਵਾ	੧
ਪਨੇ੬੩੩	ਨੀਕੀਰਾਮਕੀਧੁਨਿ	੧੨੫	ਪਨੇ੬੩੬	ਹਰਿਬਿਨੁਕਿਉਧੀ	੨
ਪਨੇ੬੩੪	ਹਰਿਕੇਨਾਮਕੀਮਤਿ	੧੨੬		ਸਾਰਗਮਹਲਾ੩ ਅਸਟਪਦੀਆ	
ਪਨੇ੬੩੪	ਮਾਨੀਤੂੰਰਾਮਕੈਦਰਿ	੧੨੭	ਪਨੇ੬੩੬	ਮਨਮੇਰੇਹਰਿਕੈਨਾਮਿ	੧
ਪਨੇ੬੩੪	ਤੂਅਚਰਨਆਸਰੋ	੧੨੮	ਪਨੇ੬੩੬	ਮਨਮੇਰੇਹਰਿਕਾਨਾਮੁ	੨
ਪਨੇ੬੩੪	ਹਰਿਭਜਿਆਨਕਰਮ	੧੨੯	ਪਨੇ੬੩੭	ਮਨਮੇਰੇਹਰਿਕੀਅਕਥ	੩

	ਸਾਰਗਮਹਲਾ੫ ਅਸਟਪਦੀਆ			ਰਾਗੁਮਲਾਰਮਹਲਾ੧	
ਪਨੇ੬੩੭	ਗੁਸਾਈਪਰਤਾਪੁਤੁਹਾ	੧	ਪਨੇ੬੪੭	ਖਾਣਾਪੀਣਾਹਸਣਾਸ	੧
ਪਨੇ੬੩੭	ਅਗਮਅਗਾਧਿਸੁਨਹੁ	੨	ਪਨੇ੬੪੭	ਕਰਉਬਿਨਉਗੁਰਅ	੨
	ਸਾਰਗਛੰਤਮਹਲਾ੫		ਪਨੇ੬੪੭	ਸਾਚੀਸੁਰਤਿਨਾਮਿਨਹੀ	੩
ਪਨੇ੬੩੮	ਸਭਦੇਖੀਐਅਨਭੈਕਾ	੧	ਪਨੇ੬੪੮	ਜਿਨਿਧਨਿਪਿਰਕਾਸਦੁ	੪
	ਸਾਰੰਗਕੀਵਾਰਮਹਲਾ੪		ਪਨੇ੬੪੮	ਪਰਦਾਰਾਪਰਧਨੁਪਰ	੫
ਪਨੇ੬੩੮	ਆਪੇਆਪਿਨਿਰੰਜਨਾ	੧	ਪਨੇ੬੪੮	ਪਵਣੈਪਾਣੀਜਾਣੈਜਾ	੬
	ਰਾਗੁਸਾਰੰਗਬਾਣੀਭਗਤਾਕੀ		ਪਨੇ੬੪੮	ਦੁਖੁਵੇਛੋੜਾਇਕੁਦੁ	੭
	ਕਬੀਰਜੀਉ		ਪਨੇ੬੪੮	ਦੁਖਮਹੁਰਾਮਾਰਣਹਰਿ	੮
ਪਨੇ੬੪੬	ਕਹਾਨਰਗਰਬਸਿਥੋਰੇ	੧	ਪਨੇ੬੪੯	ਬਾਗੇਕਾਪੜਬੋਲੈ	੯
ਪਨੇ੬੪੬	ਰਾਜਾਸ੍ਰਮਮਿਤਿਨਹੀ	੨		ਮਲਾਰਮਹਲਾ੩	
	ਸਾਰੰਗਬਾਣੀਨਾਮਦੇਉਜੀਕੀ		ਪਨੇ੬੪੯	ਨਿਰੰਕਾਰੁਆਕਾਰੁਹੈ	੧
ਪਨੇ੬੪੬	ਕਾਣੇਰੇਮਨਬਿਖਿਆ	੧	ਪਨੇ੬੪੯	ਜਿਨੀਹੁਕਮੁਪਛਾਣਿ	੨
ਪਨੇ੬੪੬	ਬਦਹੁਕੀਨਹੋੜਮਾਧ	੨	ਪਨੇ੬੪੯	ਗੁਰਮੁਖਿਕੋਈਵਿਰ	੩
ਪਨੇ੬੪੬	ਦਾਸਅਨਿੰਨਮੇਰੋਨਿ	੩	ਪਨੇ੬੪੯	ਗੁਰੁਸਾਲਾਹੀਸਦਾਸੁ	੪
ਪਨੇ੬੪੬	ਸਾਰੰਗ ਤੈਨਰਕਿਆਪੁਰਾਨੁ	੧	ਪਨੇ੬੫੦	ਗਣਗੰਧਰਬਨਾਮੇਸਭਿ	੫
	ਸਾਰੰਗਮਹਲਾ੫ ਸੂਰਦਾਸ		ਪਨੇ੬੫੦	ਸਤਿਗੁਰਤੇਪਾਵੈਘਰੁ	੬
ਪਨੇ੬੪੬	ਹਰਿਕੇਸੰਗਬਸੇਹਰਿ	੧	ਪਨੇ੬੫੦	ਜੀਉਪਿੰਡੁਪ੍ਰਾਣਸਭਿ	੭
	ਸਾਰਗਕਬੀਰਜੀਉ		ਪਨੇ੬੫੦	ਮੇਰਾਪ੍ਰਭੁਸਾਚਾਦੂਖਨਿ	੮
ਪਨੇ੬੪੭	ਹਰਿਬਿਨੁਕਉਨੁਸਹਾਈ	੧	ਪਨੇ੬੫੦	ਹਉਮੈਬਿਖੁਮਨੁਮੋਹਿ	੯
	੧੭੬ ਜੋੜੁ		ਪਨੇ੬੫੧	ਇਹੁਮਨੁਗਿਰਹੀਕਿਇ	੧੦
	ੴ ਸਤਿਗੁਰਪ੍ਰਸਾਦਿ		ਪਨੇ੬੫੧	ਭ੍ਰਮਿਭ੍ਰਮਿਜੋਨਿਮਨਮੁ	੧੧
	ਤਤਕਰਾਰਾਗਮਲਾਰਕਾ		ਪਨੇ੬੫੧	ਜੀਵਤਮੁਕਤਗੁਰਮਤੀ	੧੨

ਪਨੇ ੬੫੧ ਰਸਨਨਾਮੁਸਭੁਕੋਈ ੧੩
ਰਾਗੁਮਲਾਰਮਹਲਾ੪
ਪਨੇ ੬੫੧ ਅਨਦਿਨੁਹਰਿਹਰਿਧਿ ੧
ਪਨੇ ੬੫੨ ਗੰਗਾਜਮਨਾਗੋਦਾਵ ੨
ਪਨੇ ੬੫੨ ਤਿਸੁਜਨਕਉਹਰਿਮੀ ੩
ਪਨੇ ੬੫੨ ਜਿਤਨੇਜੀਅਜੰਤਪ੍ਰ ੪
ਪਨੇ ੬੫੨ ਜਿਨਕੈਹੀਅਰੈਬਸਿ ੫
ਪਨੇ ੬੫੨ ਅਗਮੁਅਗੋਚਰਨ ੬
ਪਨੇ ੬੫੩ ਗੁਰਪਰਸਾਦੀਅੰਮ੍ਰਿਤੁ ੭
ਮਲਾਰਮਹਲਾ੪ਪੜਤਾਲ
ਪਨੇ ੬੫੩ ਹਰਿਜਨਬੋਲਤਸ੍ਰੀਰ ੧
ਪਨੇ ੬੫੩ ਰਾਮਰਾਮਬੋਲਿਬੋਲਿ ੨
ਰਾਗੁਮਲਾਰਮਹਲਾ੫
ਪਨੇ ੬੫੩ ਕਿਆਤੂਸੋਚਹਿਕਿ ੧
ਪਨੇ ੬੫੩ ਖੀਰਅਧਾਰਿਬਾਰਿ ੨
ਪਨੇ ੬੫੩ ਸਗਲਬਿਧੀਜੁਰਿ ੩
ਪਨੇ ੬੫੪ ਰਾਜਤੇਕੀਟਕੀਟਤੇ ੪
ਪਨੇ ੬੫੪ ਪ੍ਰਭਮੇਰੇਓਇਬੈਰਾ ੫
ਪਨੇ ੬੫੪ ਮਾਈਮੋਹਿਪ੍ਰੀਤਮੁ ੬
ਪਨੇ ੬੫੪ ਬਰਸੁਮੇਘਜੀਤਿ ੭
ਪਨੇ ੬੫੪ ਪ੍ਰੀਤਮੁਸਾਚਾਨਾਮੁਧਿ ੮
ਪਨੇ ੬੫੪ ਪ੍ਰਭਮੇਰੇਪ੍ਰੀਤਮਪ੍ਰਾ ੯
ਪਨੇ ੬੫੪ ਅਬਅਪਨੇਪ੍ਰੀਤਮ ੧੦

ਪਨੇ ੬੫੪ ਘਨਿਹਰਬਰਸਿਸਗਲ ੧੧
ਪਨੇ ੬੫੫ ਬਿਛੁਰਤਕਿਉਜੀਵੇ ੧੨
ਪਨੇ ੬੫੫ ਹਰਿਕੈਭਜਨਕਉਨ ੧੩
ਪਨੇ ੬੫੫ ਆਜੁਮੈਬੈਸਿਓਹਰਿ ੧੪
ਪਨੇ ੬੫੫ ਬਹੁਬਿਧਿਮਾਇਆ ੧੫
ਪਨੇ ੬੫੫ ਦੁਸਟਮੁਏਬਿਖੁਖਾਈ ੧੬
ਪਨੇ ੬੫੫ ਮਨਮੇਰੇਹਰਿਕੇਚਰਨਰ ੧੭
ਪਨੇ ੬੫੫ ਪ੍ਰਭਕੋਭਗਤਿਬਛਲੁ ੧੮
ਪਨੇ ੬੫੫ ਗੁਰਮੁਖਿਦੀਸੈਬ੍ਰਹਮ ੧੯
ਪਨੇ ੬੫੫ ਗੁਰਕੇਚਰਨਹਿਰਦੈਵ ੨੦
ਪਨੇ ੬੫੬ ਪਰਮੇਸਰੁਹੋਆਦਾਇ ੨੧
ਪਨੇ ੬੫੬ ਗੁਰਸਰਣਾਈਸਗਲ ੨੨
ਰਾਗੁਮਲਾਰਮਹਲਾ੫ਪੜਤਾਲ
ਪਨੇ ੬੫੬ ਗੁਰਮਨਾਰਿਪ੍ਰਿਅਦਾਇ ੧
ਪਨੇ ੬੫੬ ਮਨੁਘਨੈਭ੍ਰਮੈਬਨੈ ੨
ਪਨੇ ੬੫੬ ਪ੍ਰਿਅਕੀਸੋਭਸੁਹਾਵ ੩
ਪਨੇ ੬੫੬ ਗੁਰਪ੍ਰੀਤਿਪਿਆਰੇ ੪
ਪਨੇ ੬੫੬ ਬਰਸੁਸਰਸੁਆਗਿ ੫
ਪਨੇ ੬੫੬ ਗੁਨਗੋਪਾਲਗਾਉ ੬
ਪਨੇ ੬੫੭ ਘਨੁਗਰਜਤਗੋਬਿੰਦ ੭
ਪਨੇ ੬੫੭ ਹੇਗੋਬਿੰਦਹੇਗੋਪਾਲ ੮
ਮਲਾਰਮਹਲਾ੧ਅਸਟਪਦੀਆ
ਪਨੇ ੬੫੭ ਚਕਵੀਨੈਨਨੀਦਨਹਿ ੧

ਪਨੇ ੬੫੭ ਜਾਗਤੁਜਾਗਿਰਹੈਗੁਰਸੇ ੨
ਪਨੇ ੬੫੭ ਚਾਤ੍ਰਿਕਮੀਨਜਲਹੀਤੇ ੩
ਪਨੇ ੬੫੮ ਅਖਲੀਊਂਡੀਜਲੁਭਰ ੪
ਪਨੇ ੬੫੮ ਮਰਣਮੁਕਤਿਗਤਿਸਾਰਨ ੫
ਮਲਾਰਮਹਲਾ੩ਅਸਟਪਦੀਆ
ਪਨੇ ੬੫੮ ਕਰਮੁਹੋਵੈਤਾਸਤਿਗੁਰੁਪਾ ੧
ਪਨੇ ੬੫੮ ਬੇਦਬਾਣੀਜਗੁਵਰਤਦਾ ੨
ਪਨੇ ੬੫੯ ਹਰਿਹਰਿਕ੍ਰਿਪਾਕਰੇਗੁਰਕੀ ੩
ਰਾਗੁਮਲਾਰਛੰਤਮਹਲਾ੫
ਪਨੇ ੬੫੯ ਪ੍ਰੀਤਮਪ੍ਰੇਮਭਗਤਿਕੇਦਾਤੇ ੧
ਵਾਰਮਲਾਰਕੀਮਹਲਾ੧
ਪਨੇ ੬੬੦ ਆਪੀਨੈਆਪੁਸਾਜਿਆ ੧
ਰਾਗੁਮਲਾਰਬਾਣੀਭਗਤਨਾਮਦੇਵ
ਪਨੇ ੬੬੭ ਸੇਵੀਲੇਗੋਪਾਲਰਾਇ ੧
ਪਨੇ ੬੬੭ ਮੋਕਉਤੂੰਨਾਬਿਸਾਰਿਤੂ ੨
ਮਲਾਰਬਾਣੀਭਗਤਰਵਿਦਾਸਜੀ
ਪਨੇ ੬੬੭ ਨਾਗਰਜਨਾਂਮੇਰੀਜਾਤਿ ੧
ਪਨੇ ੬੬੭ ਹਰਿਜਪਤਤੇਊਜਨਾਪ ੨
ਪਨੇ ੬੬੮ ਮਿਲਤਪਿਆਰੋਪ੍ਰਾਨਨਾ ੩
੧੬ ਜੋੜੁ

ੴ ਸਤਿਗੁਰਪ੍ਰਸਾਦਿ

ਤਤਕਰਾਰਾਗਕਾਨੜੇਕਾ

ਰਾਗੁਕਾਨੜਾਚਉਪਦੇਮਹਲਾ੪
ਪਨੇ ੬੬੮ ਮੇਰਾਮਨੁਸਾਧਜਨਾਂਮਿਲਿ ੧
ਪਨੇ ੬੬੮ ਮੇਰਾਮਨੁਸੰਤਜਨਾਪਗ ੨
ਪਨੇ ੬੬੮ ਜਪਿਮਨਰਾਮਨਾਮਪਰ ੩
ਪਨੇ ੬੬੯ ਮੇਰੈਮਨਿਰਾਮਨਾਮਜ ੪
ਪਨੇ ੬੬੯ ਮੇਰੇਮਨਹਰਿਹਰਿਰਾਮਨਾ ੫
ਪਨੇ ੬੬੯ ਜਪਿਮਨਰਾਮਨਾਮਜਗੰ ੬
ਕਾਨੜਾਮਹਲਾ੪ਪੜਤਾਲ
ਪਨੇ ੬੬੯ ਮਨਜਾਪਹੁਰਾਮਗੁਪਾਲ ੧
ਪਨੇ ੬੬੯ ਹਰਿਗੁਨਗਾਵਹੁਜਗਦੀ ੨
ਪਨੇ ੬੬੯ ਭਜੁਰਾਮੋਮਨਿਰਾਮਾ ੩
ਪਨੇ ੬੭੦ ਸਤਿਗੁਰਚਾਟਉਪਗ ੪
ਪਨੇ ੬੭੦ ਜਪਿਮਨਗੋਬਿਦਮਾਧੋ ੫
ਪਨੇ ੬੭੦ ਹਰਿਜਸੁਗਾਵਹੁਭਗਵਾਂ ੬
ਕਾਨੜਾਮਹਲਾ੫
ਪਨੇ ੬੭੦ ਗਾਈਐਗੁਣਗੋਪਾਲ ੧
ਪਨੇ ੬੭੦ ਆਰਾਧਉਤੁਝਹਿਸੁਆ ੨
ਪਨੇ ੬੭੦ ਕੀਰਤਿਪ੍ਰਭਕੀਗਾਉਮੇ ੩
ਪਨੇ ੬੭੦ ਐਸੀਮਾਂਗੁਗੋਬਿਦਤੇ ੪
ਪਨੇ ੬੭੧ ਭਗਤਿਭਗਤਨਹੂੰਬ ੫
ਪਨੇ ੬੭੧ ਤੇਰੋਜਨੁਹਰਿਜਸੁਸੁਨਤ ੬
ਪਨੇ ੬੭੧ ਸੰਤਨਪਹਿਆਪਿਉਧਾ ੭
ਪਨੇ ੬੭੧ ਬਿਸਰਿਗਈਸਭਤਾਤਿ ੮
ਪਨੇ ੬੭੧ ਠਾਕੁਰਜੀਉਤੁਹਾਰੋਪਰ ੯

			ਪੰਨੇ੬੭੩	ਪ੍ਰਭਪੂਜਹੋਨਾਮੁਅਰਾਧਿ	੩੩
ਪੰਨੇ੬੭੧	ਸਾਧਸਰਣਿਚਰਨਾਰੇ	੧੦	ਪੰਨੇ੬੭੩	ਜਗਤਉਧਾਰਨਨਾਮਪ੍ਰਿ	੩੪
ਪੰਨੇ੬੭੧	ਹਰਿਕੇਚਰਨਹਿਰਦੈ	੧੧	ਪੰਨੇ੬੭੪	ਐਸੀਕਉਨਬਿਧੇਦਰਸ	੩੫
ਪੰਨੇ੬੭੧	ਕਥੀਐਸੰਤਸੰਗਿਪ੍ਰ	੧੨	ਪੰਨੇ੬੭੪	ਰੰਗਾਰੰਗਰੰਗਨਕੇਰੰਗਾ	੩੬
ਪੰਨੇ੬੭੧	ਸਾਧਸੰਗਤਿਨਿਧਿਹ	੧੩	ਪੰਨੇ੬੭੪	ਤਿਖਬੂਝਿਗਈਗਈ	੩੭
ਪੰਨੇ੬੭੧	ਸਾਧੂਹਰਿਹਰੇਗੁਨਗਾ	੧੪	ਪੰਨੇ੬੭੪	ਤਿਆਗੀਐਗੁਮਾਨੁਮਾ	੩੮
ਪੰਨੇ੬੭੧	ਪੇਖਿਪੇਖਿਬਿਗਸਾਉ	੧੫	ਪੰਨੇ੬੭੪	ਪ੍ਰਭਕਹਨਮਲਨਦਹਨ	੩੯
ਪੰਨੇ੬੭੨	ਸਾਜਨਸੰਤਆਉਮੇ	੧੬	ਪੰਨੇ੬੭੪	ਪਤਿਤਪਾਵਨੁਭਗਤਿ	੪੦
ਪੰਨੇ੬੭੨	ਚਰਨਸਰਨਗੋਪਾਲ	੧੭	ਪੰਨੇ੬੭੪	ਚਰਨਸਰਨਦਇਆਲ	੪੧
ਪੰਨੇ੬੭੨	ਧਨਿਉਹਪ੍ਰੀਤਿਚਰਨ	੧੮	ਪੰਨੇ੬੭੪	ਵਾਰਿਵਾਰਉਅਨਿਕਡਾ	੪੨
ਪੰਨੇ੬੭੨	ਕੁਚਲਕਠੋਰਕਪਟ	੧੯	ਪੰਨੇ੬੭੪	ਅਹੰਤੋਰੈਮੁਖੁਜੋਰ॥	੪੩
ਪੰਨੇ੬੭੨	ਨਰਾਇਨਨਰਪਤਿ	੨੦	ਪੰਨੇ੬੭੪	ਤਾਂਤੇਜਾਪਿਮਨਾਹਰਿ	੪੪
ਪੰਨੇ੬੭੨	ਨਜਾਨੀਸੰਤਨਪ੍ਰਭ	੨੧	ਪੰਨੇ੬੭੫	ਐਸੋਦਾਨੁਦੇਹੁਜੀਸੰਤ	੪੫
ਪੰਨੇ੬੭੨	ਕਹਨਕਹਾਵਨਕਉ	੨੨	ਪੰਨੇ੬੭੫	ਸਹਜਸੁਭਾਏਆਪਨ	੪੬
ਪੰਨੇ੬੭੨	ਹੀਏਕੋਪ੍ਰੀਤਿਮੁਖਿ	੨੩	ਪੰਨੇ੬੭੫	ਗੋਬਿੰਦਠਾਕੁਰਮਿਲਨ	੪੭
ਪੰਨੇ੬੭੨	ਆਨਦਰੰਗਬਿਨੋਦ	੨੪	ਪੰਨੇ੬੭੫	ਸਾਈਸਿਮਰਤਰਾਮਰਾ	੪੮
ਪੰਨੇ੬੭੨	ਸਾਜਨਮੀਤਸੁਆਮੀ	੨੫	ਪੰਨੇ੬੭੫	ਜਨਕੋਪ੍ਰਭੁਸੰਗੇਅਸ	੪੯
ਪੰਨੇ੬੭੩	ਬਿਖੈਦਲੁਸੰਤਨਤੁਮ	੨੬	ਪੰਨੇ੬੭੫	ਕਰਤਕਰਤਚਰਚਰ	੫੦
ਪੰਨੇ੬੭੩	ਬੂਡਤਪ੍ਰਾਨੀਹਰਿਜਪਿ	੨੭		ਕਾਨੜਾਅਸਟਪਦੀਆਮਹਲਾ੪	
ਪੰਨੇ੬੭੩	ਸਿਮਰਤਨਾਮੁਮਨਹਿ	੨੮	ਪੰਨੇ੬੭੫	ਜਪਿਮਨਰਾਮਨਾਮੁਸੁਖੁ	੧
ਪੰਨੇ੬੭੩	ਮੇਰੇਮਨਪ੍ਰੀਤਿਚਰਨ	੨੯	ਪੰਨੇ੬੭੫	ਜਪਿਮਨਹਰਿਹਰਿਨਾਮੁ	੨
ਪੰਨੇ੬੭੩	ਕੁਹਕਕਪਟਖਪਟ	੩੦	ਪੰਨੇ੬੭੬	ਮਨੁਗੁਰਮਤਿਰਸਿਗੁਨ	੩
ਪੰਨੇ੬੭੩	ਜੀਅਪ੍ਰਾਨਮਾਨਦਾਤਾ	੩੧	ਪੰਨੇ੬੭੬	ਮਨੁਹਰਿਰੰਗਿਰਾਤਾਗਾਵੈ	੪
ਪੰਨੇ੬੭੩	ਆਵਿਲੋਕਉਰਾਮਕੋ	੩੨			

ਪੰਨੇ੬੭੬	ਮਨਗੁਰਮਤਿਚਾਲ	੫	ਪੰਨੇ੬੮੩	ਤੇਰੈਮਾਨਿਹਰਿਹਰਿਮਾਨਿ	੪
ਪੰਨੇ੬੭੭	ਮਨੁਸਤਿਗੁਰਸਰਣਿ	੬	ਪੰਨੇ੬੮੩	ਗੁਨਨਾਦਧੁਨਿਅਨੰਦਬੇ	੫
	ਕਾਨੜਾਛੰਤਮਹਲਾ੫		ਪੰਨੇ੬੮੩	ਕਉਨੁਬਿਧਿਤਾਕੀਕ	੬
ਪੰਨੇ੬੭੭	ਸੇਉਧਰੇਜਿਨਰਾਮਧਿ	੧	ਪੰਨੇ੬੮੩	ਪ੍ਰਾਨਪਤਿਦਇਆਲ	੭
	ਕਾਨੜੇਕੀਵਾਰਮਹਲਾ੪		ਪੰਨੇ੬੮੩	ਮਨਿਤਨਿਜਾਪੀਐਭਗ	੮
ਪੰਨੇ੬੭੭	ਤੂੰਆਪੇਹੀਸਿਧਸਾਧਿ	੧	ਪੰਨੇ੬੮੩	ਪ੍ਰਭੁਮੇਰਾਅੰਤਰਜਾਮੀ	੯
	ਰਾਗੁਕਾਨੜਾਬਾਣੀਨਾਮਦੇਵਜੀ		ਪੰਨੇ੬੮੩	ਹਰਿਚਰਨਸਰਨਕਲਿ	੧੦
ਪੰਨੇ੬੮੧	ਐਸੋਰਾਮਰਾਇਅੰਤਰ	੧		ਕਲਿਆਨਮਹਲਾ੪ਅਸਟਪਦੀਆ॥	
	੭੧ ਜੋੜੁ		ਪੰਨੇ੬੮੩	ਰਾਮਾਰਮਰਾਮੋਸੁਨਿਮਨੁ	੧
	੧ੴ ਸਤਿਗੁਰਪ੍ਰਸਾਦਿ॥		ਪੰਨੇ੬੮੪	ਰਾਮਗੁਰੁਪਾਰਸੁਪਰਸੁ	੨
	ਤਤਕਰਾਰਾਗਕਲਿਆਨਕਾ॥		ਪੰਨੇ੬੮੪	ਰਾਮਾਰਮਰਾਮੋਰਾਮੁਰਵੀ	੩
	ਰਾਗੁਕਲਿਆਨਮਹਲਾ੪		ਪੰਨੇ੬੮੪	ਰਾਮਾਰਮਰਾਮੋਪੂਜਕਰੀ	੪
ਪੰਨੇ੬੮੧	ਰਾਮਾਰਮਰਾਮੈਅੰਤੁਨ	੧	ਪੰਨੇ੬੮੫	ਰਾਮਾਮੈਸਾਧੂਚਰਨਧੁ	੫
ਪੰਨੇ੬੮੧	ਹਰਿਜਨੁਗੁਨਗਾਵਤ	੨	ਪੰਨੇ੬੮੫	ਰਾਮਾਹਮਦਾਸਨਦਾਸ	੬
ਪੰਨੇ੬੮੧	ਮੇਰੇਮਨਜਪੁਜਪਿਨਾ	੩		੨੩ ਜੋੜੁ	
ਪੰਨੇ੬੮੨	ਮੇਰੇਮਨਜਪਿਹਰਿਗੁ	੪		੧ੴ ਸਤਿਗੁਰਪ੍ਰਸਾਦਿ॥	
ਪੰਨੇ੬੮੨	ਹਮਰੀਚਿਤਵਨੀਹ	੫		ਤਤਕਰਾਰਾਗਪਰਭਾਤੀਕਾ॥	
ਪੰਨੇ੬੮੨	ਪ੍ਰਭਕੀਜੈਕ੍ਰਿਪਾਨਿਧ	੬		ਰਾਗੁਪਰਭਾਤੀਬਿਭਾਸਮਹਲਾ੧	
ਪੰਨੇ੬੮੨	ਪਾਰਬ੍ਰਹਮੁਪਰਮੇਸੁਰ	੭	ਪੰਨੇ੬੮੬	ਨਾਇਤੇਰੈਤਰਣਾਨਾਇ	੧
	ਰਾਗੁਕਲਿਆਨੁਮਹਲਾ੫		ਪੰਨੇ੬੮੬	ਤੇਰਾਨਾਮੁਰਤਨੁਕਰਮੁ	੨
ਪੰਨੇ੬੮੨	ਹਮਾਰੈਏਹਕਿਰਪਾਕੀ	੧	ਪੰਨੇ੬੮੬	ਜੈਕਾਰਣਿਬੇਦਬ੍ਰਹਮੈ	੩
ਪੰਨੇ੬੮੨	ਜਾਚਿਕੁਨਾਮੁਜਾਚੈਜਾ	੨	ਪੰਨੇ੬੮੬	ਜਾਕੈਰੂਪੁਨਾਹੀਜਾਤਿ	੪
ਪੰਨੇ੬੮੨	ਮੇਰੇਲਾਲਨਕੀਸੋਭਾ	੩	ਪੰਨੇ੬੮੬	ਤਾਕਾਕਹਿਆਦਰਿਪਰ	੫

ਪਨੇ ੬੮੬	ਅੰਮ੍ਰਿਤੁਨੀਰੁਗਿਆਨਿ	੬	ਪਨੇ ੬੯੦	ਇਕੁਖਿਨੁਹਰਿਪ੍ਰਭਿਕਿ	੩
ਪਨੇ ੬੮੬	ਗੁਰਪਰਸਾਦੀਵਿਦਿਆ	੭	ਪਨੇ ੬੯੦	ਅਗਮਦਇਆਲਕ੍ਰਿ	੪
ਪਨੇ ੬੮੭	ਆਵਤੁਕਿਨੈਨਰਾਖਿ	੮	ਪਨੇ ੬੯੦	ਮਨਿਲਾਗੀਪ੍ਰੀਤਿਰਾਮ	੫
ਪਨੇ ੬੮੭	ਦਿਸਟਿਬਿਕਾਰੀਬੰਧਨਿ	੯	ਪਨੇ ੬੯੧	ਗੁਰਸਤਿਗੁਰਿਨਾਮੁਦ੍ਰਿ	੬
ਪਨੇ ੬੮੭	ਮਨੁਮਾਇਆਮਨੁਧਾਇ	੧੦		ਪ੍ਰਭਾਤੀਬਿਭਾਸਪੜਤਾਲਮਹਲਾ੪	
ਪਨੇ ੬੮੭	ਜਾਗਤੁਬਿਨਸੈਮੂਠੋਅੰ	੧੧	ਪਨੇ ੬੯੧	ਜਪਿਮਨਹਰਿਹਰਿਨਾ	੧
ਪਨੇ ੬੮੭	ਮਸਟਿਕਰਉਮੂਰਖੁਜ	੧੨		ਪ੍ਰਭਾਤੀਮਹਲਾ੫	
ਪਨੇ ੬੮੭	ਖਾਇਆਮੇਲੁਵਧਾਇ	੧੩	ਪਨੇ ੬੯੧	ਮਨੁਹਰਿਕੀਆਤਨੁਸ	੧
ਪਨੇ ੬੮੮	ਗੀਤਨਾਦਹਰਖਚਤੁਰਾ	੧੪	ਪਨੇ ੬੯੧	ਪ੍ਰਭਕੀਸੇਵਾਜਨਕੀਸੋ	੨
ਪਨੇ ੬੮੮	ਅੰਤਰਿਦੇਖਿਸਬਦਿ	੧੫	ਪਨੇ ੬੯੧	ਗੁਨਗਾਵਤਮਨਿਹੋਇ	੩
ਪਨੇ ੬੮੮	ਬਾਰਹਮਹਿਰਾਵਲਖ	੧੬	ਪਨੇ ੬੯੧	ਸਗਲੇਦੂਖਮਿਟੇਸੁਖ	੪
ਪਨੇ ੬੮੮	ਸੰਤਾਕੀਰੇਣੁਸਾਧਜਨ	੧੭	ਪਨੇ ੬੯੨	ਸਿਮਰਤਨਾਮੁਕਿਲਬਿ	੫
	ਰਾਗੁਪ੍ਰਭਾਤੀਮਹਲਾ੩		ਪਨੇ ੬੯੨	ਕਰਿਕਿਰਪਾਅਪੁਨੇਪ	੬
ਪਨੇ ੬੮੮	ਗੁਰਮੁਖਿਵਿਰਲਾਕੋਈ	੧	ਪਨੇ ੬੯੨	ਸੋਧਨਵੰਤਸੇਈਸਚੁਸਾ	੭
ਪਨੇ ੬੮੯	ਨਿਰਗੁਣੀਆਰੇਕਉ	੨	ਪਨੇ ੬੯੨	ਗੁਰੁਪੂਰਾਪੂਰੀਤਾਕੀਕ	੮
ਪਨੇ ੬੮੯	ਗੁਰਮੁਖਿਹਰਿਸਲਾ	੩	ਪਨੇ ੬੯੨	ਸਤਿਗੁਰਿਪੂਰੈਨਾਮੁਦੀ	੯
ਪਨੇ ੬੮੯	ਜੋਤੇਰੀਸਰਣਾਈਹਰਿ	੪	ਪਨੇ ੬੯੨	ਪਾਰਬ੍ਰਹਮੁਪ੍ਰਭੁਸੁਘੜ	੧੦
ਪਨੇ ੬੮੯	ਗੁਰਮੁਖਿਹਰਿਜੀਉਸਿ	੫	ਪਨੇ ੬੯੩	ਕੁਰਬਾਣੁਜਾਈਗੁਰਪੂ	੧੧
ਪਨੇ ੬੮੯	ਆਪੇਭਾਂਤਿਬਣਾਏ	੬	ਪਨੇ ੬੯੩	ਗੁਰੁਗੁਰੁਕਰਤਸਦਾਸੁ	੧੨
ਪਨੇ ੬੮੯	ਮੇਰੇਮਨਗੁਰੁਅਪਣਾ	੭	ਪਨੇ ੬੯੩	ਅਵਰੁਨਦੂਜਾਠਾਉ	੧੩
	ਪ੍ਰਭਾਤੀਮਹਲਾ੪		ਪਨੇ ੬੯੩	ਪ੍ਰਭਾਤੀਮਹਲਾ ੫ ਪੜਤਾਲ	
ਪਨੇ ੬੯੦	ਰਸਕਿਰਸਕਿਗੁਨਗਾ	੧	ਪਨੇ ੬੯੩	ਰਮਰਾਮਰਾਮਰਾਮਜਾਪ	੧
ਪਨੇ ੬੯੦	ਉਗਵੈਸੂਰੁਗੁਰਮੁਖਿ	੨	ਪਨੇ ੬੯੩	ਚਰਨਕਮਲਸਰਨਿਟੇ	੨

	ਪ੍ਰਭਾਤੀਅਸਟਪਦੀਆਮਹਲਾ੧		ਪਨੇ ੬੯੮	ਆਦਿਜੁਗਾਦਿਜੁਗਾ	੨
ਪਨੇ ੬੯੩	ਦੁਬਿਧਾਬਉਰੀਮਨੁ	੧	ਪਨੇ ੬੯੮	ਅਕਲਪੁਰਖਇਕੁਚ	੩
ਪਨੇ ੬੯੩	ਮਾਇਆਮੋਹਿਸਗ	੨		ਪ੍ਰਭਾਤੀਭਗਤਬੇਣੀਜੀਕੀ	
ਪਨੇ ੬੯੪	ਨਿਵਲੀਕਰਮਭੁਇ	੩	ਪਨੇ ੬੯੮	ਤਨਿਚੰਦਨੁਮਸਤਕਿ	੧
ਪਨੇ ੬੯੪	ਗੋਤਮਤਪਾਅਹਲਿ	੪		੬੧ ਜੋੜੁ	
ਪਨੇ ੬੯੪	ਆਖਣਾਸੁਨਣਾਨਾਮੁ	੫		੧ੴ ਸਤਿਗੁਰਪ੍ਰਸਾਦਿ	
ਪਨੇ ੬੯੫	ਰਾਮਨਾਮੁਜਪਿਅੰਤਰਿ	੬		ਤਤਕਰਾਰਾਗੁਜੈਜਾਵੰਤੀਮਹਲਾ੯	
ਪਨੇ ੬੯੫	ਇਕਿਧੁਰਿਬਖਸਿਲ	੭	ਪਨੇ ੬੯੯	ਰਾਮਸਿਮਰਰਾਮਸਿਮਰ	੧
	ਪ੍ਰਭਾਤੀਮਹਲਾ੩		ਪਨੇ ੬੯੯	ਰਾਮਭਜੁਰਾਮਭਜੁਜਨਮੁ	੨
ਪਨੇ ੬੯੫	ਗੁਰਪਰਸਾਦੀਵੇਖੁਤੂ	੧	ਪਨੇ ੬੯੯	ਰੇਮਨਕਉਨਗਤਿਹੋਇ	੩
ਪਨੇ ੬੯੬	ਭੈਭਾਇਜਾਗੇਸੇਜਨ	੨	ਪਨੇ ੬੯੯	ਬੀਤਜੈਹੈਬੀਤਜੈਹੈਜ	੪
	ਬਿਭਾਸਪ੍ਰਭਾਤੀਮਹਲਾ੫ ਅਸਟਪਦੀਆ			੧ੴ ਸਤਿਗੁਰਪ੍ਰਸਾਦਿ	
ਪਨੇ ੬੯੬	ਮਾਤਪਿਤਾਭਾਈਸੁਤ	੧		ਸਲੋਕਸਹਸਕ੍ਰਿਤੀਮਹਲਾ੧	
ਪਨੇ ੬੯੬	ਮਨਮਹਿਕ੍ਰੋਧੁਮਹਾਅ	੨	ਪਨੇ ੬੯੯	ਪੜ੍ਹਿਪੁਸਤਕਸੰਧਿਆ	੧
ਪਨੇ ੬੯੭	ਸਿਮਰਤਨਾਮੁਕਿਲਬਿ	੩		ਸਲੋਕਸਹਸਕ੍ਰਿਤੀਮਹਲਾ੫	
	ਪ੍ਰਭਾਤੀਬਾਣੀਭਗਤਕਬੀਰਜੀ		ਪਨੇ ੬੯੯	ਕਤੰਚਮਾਤਾਕਤੰਚਪਿ	੧
ਪਨੇ ੬੯੭	ਮਰਨਜੀਵਨਕੀਸੰਕਾ	੧	ਪਨੇ ੧੦੩	ਗਾਥਾ ਕਰਪੂਰਪੁਹਪਸੁਗੰਧ	੨
ਪਨੇ ੬੯੭	ਅਲਹੁਏਕੁਮਸੀਤਿ	੨		ਫੁਨਹੇਮਹਲਾ੫	
ਪਨੇ ੬੯੭	ਅਵਲਿਅਲਹਨੂਰੁ	੩	ਪਨੇ ੧੦੪	ਹਥਿਕਲੰਮਅਗੰਮ	੧
ਪਨੇ ੬੯੭	ਬੇਦਕਤੇਬਕਹਹੁਮਤ	੪		ਚਉਬੋਲੇਮਹਲਾ੫	
ਪਨੇ ੬੯੮	ਸੁੰਨਸੰਧਿਆਤੇਰੀਦੇ	੫	ਪਨੇ ੧੦੫	ਸੰਮਨਜਉਇਸੁਪ੍ਰੇਮਕੀ	੨
	ਪ੍ਰਭਾਤੀਬਾਣੀਭਗਤਨਾਮਦੇਵਜੀ			ਸਲੋਕਭਗਤਕਬੀਰਜੀਉਕੇ	
ਪਨੇ ੬੯੮	ਮਨਕੀਬਿਰਥਾਮਨੁ	੧	ਪਨੇ ੧੦੫	ਕਬੀਰਮੇਰੀਸਿਮਰਨੀ	੧

ਸਲੋਕਸੇਖਫਰੀਦਕੇ॥
ਪੰਨੇ੧੧੩ ਜਿਤੁਦਿਹਾੜੈਧਨਵਰੀ ੧
ਸਵਯੇਸ੍ਰੀਮੁਖਬਾਕ੍ਹਮਹਲਾ੫
ਪੰਨੇ੧੧੭ ਆਦਿਪੁਰਖਕਰਤਾਰਕ ੧
ਪੰਨੇ੧੧੮ ਕਾਚੀਦੇਹਮੋਹਫੁਨਿਬਾਂ ੨
ਸਵਈਏਮਹਲੇਪਹਿਲੇਕੇ੧
ਪੰਨੇ੧੧੯ ਇਕਮਨਿਪੁਰਖੁਧਿਆ ੧
ਸਵਈਏਮਹਲੇਦੂਜੇਕੇ੨
ਪੰਨੇ੧੨੦ ਸੋਈਪੁਰਖੁਧੰਨੁਕਰਤਾ ੨
ਸਵਈਏਮਹਲੇਤੀਜੇਕੇ੩
ਪੰਨੇ੧੨੧ ਸੋਈਪੁਰਖੁਸਿਵਰਿਸਾਚਾ੩
ਸਵਈਏਮਹਲੇਚਉਥੇਕੇ੪
ਪੰਨੇ੧੨੩ ਇਕਮਨਿਪੁਰਖੁਨਿਰੰ ੪
ਸਵਈਏਮਹਲੇਪੰਜਵੇਕੇ੫
ਪੰਨੇ੧੨੮ ਸਿਮਰੰਸੋਈਪੁਰਖੁਅ ੫
੧ੴ ਸਤਿਗੁਰਪ੍ਰਸਾਦਿ॥
ਸਲੋਕਵਾਰਾਂਤੇਵਧੀਕਮਹਲਾ੧
ਪੰਨੇ੧੩੦ ਉਤੰਗੀਪੈਓਹਰੀਗਹਿ ੧
ਸਲੋਕਮਹਲਾ੩
ਪੰਨੇ੧੩੨ ਅਭਿਆਗਤਏਹਨਆ ੧
ਸਲੋਕਮਹਲਾ੪
ਪੰਨੇ੧੩੬ ਵਡਭਾਗੀਆਸੋਹਾਗ ੧
ਸਲੋਕਮਹਲਾ੫
ਪੰਨੇ੧੩੮ ਰਤੇਸੇਈਜਿਮੁਖੁਨਮੋੜੰ ੧
ਸਲੋਕਮਹਲਾ੯
ਪੰਨੇ੧੩੯ ਗੁਨਗੋਬਿੰਦਗਾਇਓ ੧
ਮੁੰਦਾਵਣੀਮਹਲਾ੫
ਪੰਨੇ੧੪੦ ਥਾਲਵਿਚਿਤਿੰਨਿਵਸ ੧
ਸਲੋਕਮਹਲਾ੫
ਪੰਨੇ੧੪੦ ਤੇਰਾਕੀਤਾਜਾਤੋਨਾਹੀ ੧
ਰਾਗਮਾਲਾ॥
ਪੰਨੇ੧੪੧ ਰਾਗਏਕਸੰਗਿਪੰਚਬਰੰ

੧ੴ ਸਤਿਨਾਮੁਕਰਤਾਪੁਰਖੁਨਿਰਭਉਨਿਰਵੈਰੁ
ਅਕਾਲਮੂਰਤਿਅਜੂਨੀਸੈਭੰਗੁਰਪ੍ਰਸਾਦਿ॥ ॥

॥ਜਪੁ॥ ॥ਆਦਿਸਚੁਜੁਗਾਦਿਸਚੁ॥ਹੈਭੀਸਚੁਨਾਨਕਹੋਸੀਭੀਸਚੁ॥੧॥ਸੋਚੈ
ਸੋਚਿਨਹੋਵਈਜੇਸੋਚੀਲਖਵਾਰ॥ਚੁਪੈਚੁਪਨਹੋਵਈਜੇਲਾਇਰਹਾਲਿਵਤਾ
ਰ॥ਭੁਖਿਆਭੁਖਨਉਤਰੀਜੇਬੰਨਾਪੁਰੀਆਭਾਰ॥ਸਹਸਸਿਆਣਪਾਲਖਹੋਹਿਤ
ਇਕਨਚਲੈਨਾਲਿ॥ਕਿਵਸਚਿਆਰਾਹੋਈਐਕਿਵਕੂੜੈਤੁਟੈਪਾਲਿ॥ਹੁਕਮਿਰਜਾ
ਈਚਲਣਾਨਾਨਕਲਿਖਿਆਨਾਲਿ॥੧॥ਹੁਕਮੀਹੋਵਨਿਆਕਾਰਹੁਕਮੁਨਕਹਿਆ
ਜਾਈ॥ਹੁਕਮੀਹੋਵਨਿਜੀਅਹੁਕਮਿਮਿਲੈਵਡਿਆਈ॥ਹੁਕਮੀਉਤਮੁਨੀਚੁਹੁਕਮਿ
ਲਿਖਿਦੁਖਸੁਖਪਾਈਅਹਿ॥ਇਕਨਾਹੁਕਮੀਬਖਸੀਸਇਕਿਹੁਕਮੀਸਦਾਭ
ਵਾਈਅਹਿ॥ਹੁਕਮੈਅੰਦਰਿਸਭੁਕੋਬਾਹਰਿਹੁਕਮਨਕੋਇ॥ਨਾਨਕਹੁਕਮੈਜੇਬੁ
ਝੈਤਹਉਮੈਕਹੈਨਕੋਇ॥੨॥ਗਾਵੈਕੋਤਾਣੁਹੋਵੈਕਿਸੈਤਾਣੁ॥ਗਾਵੈਕੋਦਾਤਿਜਾ
ਣੈਨੀਸਾਣੁ॥ਗਾਵੈਕੋਗੁਣਵਡਿਆਈਆਚਾਰ॥ਗਾਵੈਕੋਵਿਦਿਆਵਿਖ
ਮੁਵੀਚਾਰੁ॥ਗਾਵੈਕੋਸਾਜਿਕਰੇਤਨੁਖੇਹ॥ਗਾਵੈਕੋਜੀਅਲੈਫਿਰਿਦੇਹ॥ਗਾ
ਵੈਕੋਜਾਪੈਦਿਸੈਦੂਰਿ॥ਗਾਵੈਕੋਵੇਖੈਹਾਦਰਾਹਦੂਰਿ॥ਕਥਨਾਕਥੀਨਆਵੈਤੋ
ਟਿ॥ਕਥਿਕਥਿਕਥੀਕੋਟੀਕੋਟਿਕੋਟਿ॥ਦੇਦਾਦੇਲੈਦੇਥਕਿਪਾਹਿ॥ਜੁਗਾਜੁਗੰ
ਤਰਿਖਾਹੀਖਾਹਿ॥ਹੁਕਮੀਹੁਕਮੁਚਲਾਏਰਾਹੁ॥ਨਾਨਕਵਿਗਸੈਵੇਪਰਵਾਹੁ॥
੩॥ਸਾਚਾਸਾਹਿਬੁਸਾਚੁਨਾਇਭਾਖਿਆਭਾਉਅਪਾਰੁ॥ਆਖਹਿਮੰਗਹਿਦੇਹਿਦੇ
ਹਿਦਾਤਿਕਰੇਦਾਤਾਰੁ॥ਫੇਰਿਕਿਅਗੈਰਖੀਐਜਿਤੁਦਿਸੈਦਰਬਾਰੁ॥ਮੁਹੌਕਿਬੋ
ਲਣੁਬੋਲੀਐਜਿਤੁਸੁਣਿਧਰੇਪਿਆਰੁ॥ਅੰਮ੍ਰਿਤਵੇਲਾਸਚੁਨਾਉਵਡਿਆਈ
ਵੀਚਾਰੁ॥ਕਰਮੀਆਵੈਕਪੜਾਨਦਰੀਮੋਖੁਦੁਆਰੁ॥ਨਾਨਕਏਵੈਜਾਣੀਐਸਭੁ

ਆਪੇ ਸਚਿਆਰੁ ॥੪॥ ਥਾਪਿਆ ਨ ਜਾਇ ਕੀਤਾ ਨ ਹੋਇ ॥ ਆਪੇ ਆਪਿ ਨਿਰੰਜਨੁ ਸੋਇ ॥
ਜਿਨਿ ਸੇਵਿਆ ਤਿਨਿ ਪਾਇਆ ਮਾਨੁ ॥ ਨਾਨਕ ਗਾਵੀਐ ਗੁਣੀ ਨਿਧਾਨੁ ॥ ਗਾਵੀਐ ਸੁਣੀ
ਐ ਮਨਿ ਰਖੀਐ ਭਾਉ ॥ ਦੁਖੁ ਪਰਹਰਿ ਸੁਖੁ ਘਰਿ ਲੈ ਜਾਇ ॥ ਗੁਰਮੁਖਿ ਨਾਦੰ ਗੁਰਮੁਖਿ
ਵੇਦੰ ਗੁਰਮੁਖਿ ਰਹਿਆ ਸਮਾਈ ॥ ਗੁਰੁ ਈਸਰੁ ਗੁਰੁ ਗੋਰਖੁ ਬਰਮਾ ਗੁਰੁ ਪਾਰਬਤੀ ਮ
ਾਈ ॥ ਜੇ ਹਉ ਜਾਣਾ ਆਖਾ ਨਾਹੀ ਕਹਣਾ ਕਥਨੁ ਨ ਜਾਈ ॥ ਗੁਰਾ ਇਕ ਦੇਹਿ ਬੁਝਾਈ
॥ ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ ॥੫॥ ਤੀਰਥਿ ਨਾਵਾ ਜੇ ਤਿਸੁ ਭਾਵਾ
ਵਿਣੁ ਭਾਣੇ ਕਿ ਨਾਇ ਕਰੀ ॥ ਜੇਤੀ ਸਿਰਠਿ ਉਪਾਈ ਵੇਖਾ ਵਿਣੁ ਕਰਮਾ ਕਿ ਮਿਲੈ ਲਈ
॥ ਮਤਿ ਵਿਚਿ ਰਤਨ ਜਵਾਹਰ ਮਾਣਿਕ ਜੇ ਇਕ ਗੁਰ ਕੀ ਸਿਖ ਸੁਣੀ ॥ ਗੁਰਾ ਇਕ ਦੇਹਿ
ਬੁਝਾਈ ॥ ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ ॥੬॥ ਜੇ ਜੁਗ ਚਾਰੇ ਆਰ
ਜਾ ਹੋਰ ਦਸੂਣੀ ਹੋਇ ॥ ਨਵਾ ਖੰਡਾ ਵਿਚਿ ਜਾਣੀਐ ਨਾਲਿ ਚਲੈ ਸਭੁ ਕੋਇ ॥ ਚੰਗਾ ਨਾਉ ਰ
ਖਾਇ ਕੈ ਜਸੁ ਕੀਰਤਿ ਜਗਿ ਲੇਇ ॥ ਜੇ ਤਿਸੁ ਨਦਰਿ ਨ ਆਵਈ ਤ ਵਾਤ ਨ ਪੁਛੈ ਕੇ ॥ ਕੀਟਾ
ਅੰਦਰਿ ਕੀਟੁ ਕਰਿ ਦੋਸੀ ਦੋਸੁ ਧਰੇ ॥ ਨਾਨਕ ਨਿਰਗੁਣਿ ਗੁਣੁ ਕਰੇ ਗੁਣਵੰਤਿਆ ਗੁਣ
ਦੇ ॥ ਤੇਹਾ ਕੋਇ ਨ ਸੁਝਈ ਜਿ ਤਿਸੁ ਗੁਣੁ ਕੋਇ ਕਰੇ ॥੭॥ ਸੁਣਿਐ ਸਿਧ ਪੀਰ ਸੁਰਿ ਨਾਥ
॥ ਸੁਣਿਐ ਧਰਤਿ ਧਵਲ ਆਕਾਸ ॥ ਸੁਣਿਐ ਦੀਪ ਲੋਅ ਪਾਤਾਲ ॥ ਸੁਣਿਐ ਪੋਹਿ ਨ
ਸਕੈ ਕਾਲੁ ॥ ਨਾਨਕ ਭਗਤਾ ਸਦਾ ਵਿਗਾਸੁ ॥ ਸੁਣਿਐ ਦੂਖ ਪਾਪ ਕਾ ਨਾਸੁ ॥੮॥ ਸੁਣਿ
ਐ ਈਸਰੁ ਬਰਮਾ ਇੰਦੁ ॥ ਸੁਣਿਐ ਮੁਖਿ ਸਾਲਾਹਣ ਮੰਦੁ ॥ ਸੁਣਿਐ ਜੋਗ ਜੁਗਤਿ ਤਨਿ
ਭੇਦ ॥ ਸੁਣਿਐ ਸਾਸਤ ਸਿਮ੍ਰਿਤਿ ਵੇਦ ॥ ਨਾਨਕ ਭਗਤਾ ਸਦਾ ਵਿਗਾਸੁ ॥ ਸੁਣਿਐ ਦੂ
ਖ ਪਾਪ ਕਾ ਨਾਸੁ ॥੯॥ ਸੁਣਿਐ ਸਤੁ ਸੰਤੋਖੁ ਗਿਆਨੁ ॥ ਸੁਣਿਐ ਅਠਸਠਿ ਕਾ ਇਸ
ਨਾਨੁ ॥ ਸੁਣਿਐ ਪੜਿ ਪੜਿ ਪਾਵਹਿ ਮਾਨੁ ॥ ਸੁਣਿਐ ਲਾਗੈ ਸਹਜਿ ਧਿਆਨੁ ॥ ਨਾਨਕ ਭਗ
ਤਾ ਸਦਾ ਵਿਗਾਸੁ ॥ ਸੁਣਿਐ ਦੂਖ ਪਾਪ ਕਾ ਨਾਸੁ ॥੧੦॥ ਸੁਣਿਐ ਸਰਾ ਗੁਣਾ ਕੇ ਗਾਹਾ
ਸੁਣਿਐ ਸੇਖ ਪੀਰ ਪਾਤਿਸਾਹ ॥ ਸੁਣਿਐ ਅੰਧੇ ਪਾਵਹਿ ਰਾਹੁ ॥ ਸੁਣਿਐ ਹਾਥ ਹੋਵੈ ਅਸ
ਗਾਹੁ ॥ ਨਾਨਕ ਭਗਤਾ ਸਦਾ ਵਿਗਾਸੁ ॥ ਸੁਣਿਐ ਦੂਖ ਪਾਪ ਕਾ ਨਾਸੁ ॥੧੧॥ ਮੰਨੇ ਕੀ
ਗਤਿ ਕਹੀ ਨ ਜਾਇ ॥ ਜੇ ਕੋ ਕਹੈ ਪਿਛੈ ਪਛੁਤਾਇ ॥ ਕਾਗਦਿ ਕਲਮ ਨ ਲਿਖਣਹਾਰੁ
॥ ਮੰਨੇ ਕਾ ਬਹਿ ਕਰਨਿ ਵੀਚਾਰੁ ॥ ਐਸਾ ਨਾਮੁ ਨਿਰੰਜਨੁ ਹੋਇ ॥ ਜੇ ਕੋ ਮੰਨਿ ਜਾਣੈ ਮਨਿ

ਕੋਇ ॥੧੨॥ ਮੰਨੈ ਸੁਰਤਿ ਹੋਵੈ ਮਨਿ ਬੁਧਿ ॥ ਮੰਨੈ ਸਗਲ ਭਵਣ ਕੀ ਸੁਧਿ ॥ ਮੰਨੈ ਮੁਹਿ ੨
ਚੋਟਾ ਖਾਇ ॥ ਮੰਨੈ ਜਮ ਕੈ ਸਾਥਿ ਨ ਜਾਇ ॥ ਐਸਾ ਨਾਮੁ ਨਿਰੰਜਨੁ ਹੋਇ ॥ ਜੇ ਕੋ ਮੰਨਿ ਜਾ
ਣੈ ਮਨਿ ਕੋਇ ॥੧੩॥ ਮੰਨੈ ਮਾਰਗਿ ਠਾਕ ਨ ਪਾਇ ॥ ਮੰਨੈ ਪਤਿ ਸਿਉ ਪਰਗਟੁ ਜਾਇ ॥ ਮੰਨੈ ਮ
ਗੁ ਨ ਚਲੈ ਪੰਥੁ ॥ ਮੰਨੈ ਧਰਮ ਸੇਤੀ ਸਨਬੰਧੁ ॥ ਐਸਾ ਨਾਮੁ ਨਿਰੰਜਨੁ ਹੋਇ ॥ ਜੇ ਕੋ ਮੰਨਿ ਜਾਣੈ ਮਨਿ
ਕੋਇ ॥੧੪॥ ਮੰਨੈ ਪਾਵਹਿ ਮੋਖੁ ਦੁਆਰੁ ॥ ਮੰਨੈ ਪਰਵਾਰੈ ਸਾਧਾਰੁ ॥ ਮੰਨੈ ਤਰੈ ਤਾਰੇ ਗੁਰੁ ਸਿ
ਖ ॥ ਮੰਨੈ ਨਾਨਕ ਭਵਹਿ ਨ ਭਿਖ ॥ ਐਸਾ ਨਾਮੁ ਨਿਰੰਜਨੁ ਹੋਇ ॥ ਜੇ ਕੋ ਮੰਨਿ ਜਾਣੈ ਮਨਿ ਕੋਇ ॥
੧੫॥ ਪੰਚ ਪਰਵਾਣ ਪੰਚ ਪਰਧਾਨੁ ॥ ਪੰਚੇ ਪਾਵਹਿ ਦਰਗਹਿ ਮਾਨੁ ॥ ਪੰਚੇ ਸੋਹਹਿ ਦਰਿ ਰਾਜ
ਨੁ ॥ ਪੰਚਾ ਕਾ ਗੁਰੁ ਏਕੁ ਧਿਆਨੁ ॥ ਜੇ ਕੋ ਕਹੈ ਕਰੈ ਵੀਚਾਰੁ ॥ ਕਰਤੇ ਕੈ ਕਰਣੈ ਨਾਹੀ ਸੁਮਾਰੁ
॥ ਧੌਲੁ ਧਰਮੁ ਦਇਆ ਕਾ ਪੂਤੁ ॥ ਸੰਤੋਖੁ ਥਾਪਿ ਰਖਿਆ ਜਿਨਿ ਸੂਤਿ ॥ ਜੇ ਕੋ ਬੁਝੈ ਹੋਵੈ ਸਚਿ
ਆਰੁ ॥ ਧਵਲੈ ਉਪਰਿ ਕੇਤਾ ਭਾਰੁ ॥ ਧਰਤੀ ਹੋਰੁ ਪਰੈ ਹੋਰੁ ਹੋਰੁ ॥ ਤਿਸ ਤੇ ਭਾਰੁ ਤਲੈ ਕਵਣੁ
ਜੋਰੁ ॥ ਜੀਅ ਜਾਤਿ ਰੰਗਾ ਕੇ ਨਾਵ ॥ ਸਭਨਾ ਲਿਖਿਆ ਵੁੜੀ ਕਲਾਮ ॥ ਏਹੁ ਲੇਖਾ ਲਿਖਿ
ਜਾਣੈ ਕੋਇ ॥ ਲੇਖਾ ਲਿਖਿਆ ਕੇਤਾ ਹੋਇ ॥ ਕੇਤਾ ਤਾਣੁ ਸੁਆਲਿਹੁ ਰੂਪੁ ॥ ਕੇਤੀ ਦਾਤਿ ਜਾਣੈ ਕੌ
ਣੁ ਕੂਤੁ ॥ ਕੀਤਾ ਪਸਾਉ ਏਕੋ ਕਵਾਉ ॥ ਤਿਸ ਤੇ ਹੋਏ ਲਖ ਦਰੀਆਉ ॥ ਕੁਦਰਤਿ ਕਵਣ ਕਹਾ
ਵੀਚਾਰੁ ॥ ਵਾਰਿਆ ਨ ਜਾਵਾ ਏਕ ਵਾਰ ॥ ਜੋ ਤੁਧੁ ਭਾਵੈ ਸਾਈ ਭਲੀ ਕਾਰ ॥ ਤੂ ਸਦਾ ਸਲਾਮ
ਤਿ ਨਿਰੰਕਾਰ ॥੧੬॥ ਅਸੰਖ ਜਪ ਅਸੰਖ ਭਾਉ ॥ ਅਸੰਖ ਪੂਜਾ ਅਸੰਖ ਤਪ ਤਾਉ ॥ ਅਸੰ
ਖ ਗਰੰਥ ਮੁਖਿ ਵੇਦ ਪਾਠ ॥ ਅਸੰਖ ਜੋਗ ਮਨਿ ਰਹਹਿ ਉਦਾਸ ॥ ਅਸੰਖ ਭਗਤ ਗੁਣ
ਗਿਆਨ ਵੀਚਾਰ ॥ ਅਸੰਖ ਸਤੀ ਅਸੰਖ ਦਾਤਾਰ ॥ ਅਸੰਖ ਸੂਰ ਮੁਹ ਭਖ ਸਾਰ ॥ ਅਸੰਖ
ਮੋਨਿ ਲਿਵ ਲਾਇ ਤਾਰ ॥ ਕੁਦਰਤਿ ਕਵਣ ਕਹਾ ਵੀਚਾਰੁ ॥ ਵਾਰਿਆ ਨ ਜਾਵਾ ਏਕ ਵਾਰ ॥ ਜੋ
ਤੁਧੁ ਭਾਵੈ ਸਾਈ ਭਲੀ ਕਾਰ ॥ ਤੂ ਸਦਾ ਸਲਾਮਤਿ ਨਿਰੰਕਾਰ ॥੧੭॥ ਅਸੰਖ ਮੂਰਖ ਅੰਧ ਘੋ
ਰ ॥ ਅਸੰਖ ਚੋਰ ਹਰਾਮਖੋਰ ॥ ਅਸੰਖ ਅਮਰ ਕਰਿ ਜਾਹਿ ਜੋਰ ॥ ਅਸੰਖ ਗਲਵਢ ਹ
ਤਿਆ ਕਮਾਹਿ ॥ ਅਸੰਖ ਪਾਪੀ ਪਾਪੁ ਕਰਿ ਜਾਹਿ ॥ ਅਸੰਖ ਕੂੜਿਆਰ ਕੂੜੇ ਫਿਰਾ
ਹਿ ॥ ਅਸੰਖ ਮਲੇਛ ਮਲੁ ਭਖਿ ਖਾਹਿ ॥ ਅਸੰਖ ਨਿੰਦਕ ਸਿਰਿ ਕਰਹਿ ਭਾਰੁ ॥ ਨਾਨਕ
ਨੀਚੁ ਕਹੈ ਵੀਚਾਰੁ ॥ ਵਾਰਿਆ ਨ ਜਾਵਾ ਏਕ ਵਾਰ ॥ ਜੋ ਤੁਧੁ ਭਾਵੈ ਸਾਈ ਭਲੀ ਕਾਰ ॥ ਤੂ
ਸਦਾ ਸਲਾਮਤਿ ਨਿਰੰਕਾਰ ॥੧੮॥ ਅਸੰਖ ਨਾਵ ਅਸੰਖ ਥਾਵ ॥ ਅਗੰਮ ਅਗੰਮ ਅਸੰ

ਖਲੋਆ।ਅਸੰਖਕਹਹਿਸਿਰਿਭਾਰੁਹੋਇ।ਅਖਰੀਨਾਮੁਅਖਰੀਸਾਲਾਹ।ਅ
ਖਰੀਗਿਆਨੁਗੀਤਗੁਣਗਾਹ।ਅਖਰੀਲਿਖਣੁਬੋਲਣੁਬਾਣਿ।ਅਖਰਾਸਿ
ਰਿਸੰਜੋਗੁਵਖਾਣਿ।ਜਿਨਿਏਹਿਲਿਖੇਤਿਸੁਸਿਰਿਨਾਹਿ।ਜਿਵਫੁਰਮਾਏਤਿਵ
ਤਿਵਪਾਹਿ।ਜੇਤਾਕੀਤਾਤੇਤਾਨਾਉ।ਵਿਣੁਨਾਵੈਨਾਹੀਕੋਥਾਉ।ਕੁਦਰਤਿਕਵਣ
ਕਹਾਵੀਚਾਰੁ।ਵਾਰਿਆਨਜਾਵਾਏਕਵਾਰ।ਜੋਤੁਧੁਭਾਵੈਸਾਈਭਲੀਕਾਰ।ਤੂਸ
ਦਾਸਲਾਮਤਿਨਿਰੰਕਾਰ।੧੯।ਭਰੀਐਹਥੁਪੈਰੁਤਨੁਦੇਹ।ਪਾਣੀਧੋਤੈਉਤਰਸੁ
ਖੇਹ।ਮੂਤਪਲੀਤੀਕਪੜੁਹੋਇ।ਦੇਸਾਬੂਣੁਲਈਐਓਹੁਧੋਇ।ਭਰੀਐਮਤਿਪ
ਪਾਕੈਸੰਗਿ।ਓਹੁਧੋਪੈਨਾਵੈਕੈਰੰਗਿ।ਪੁੰਨੀਪਾਪੀਆਖਣੁਨਾਹਿ।ਕਰਿਕਰਿਕਰਣਾ
ਲਿਖਿਲੈਜਾਹੁ।ਆਪੇਬੀਜਿਆਪੇਹੀਖਾਹੁ।ਨਾਨਕਹੁਕਮੀਆਵਹੁਜਾਹੁ।੨੦।ਤੀ
ਰਥੁਤਪੁਦਇਆਦਤੁਦਾਨੁ।ਜੇਕੋਪਾਵੈਤਿਲਕਾਮਾਨੁ।ਸੁਣਿਆਮੰਨਿਆਮਨਿਕੀ
ਤਾਭਾਉ।ਅੰਤਰਗਤਿਤੀਰਥਿਮਲਿਨਾਉ।ਸਭਿਗੁਣਤੇਰੇਮੈਨਾਹੀਕੋਇ।ਵਿਣੁਗੁ
ਣਕੀਤੇਭਗਤਿਨਹੋਇ।ਸੁਅਸਤਿਆਥਿਬਾਣੀਬਰਮਾਉ।ਸਤਿਸੁਹਾਣੁਸਦਾ
ਮਨਿਚਾਉ।ਕਵਣੁਸੁਵੇਲਾਵਖਤੁਕਵਣੁ।ਕਵਣਥਿਤਿਕਵਣੁਵਾਰੁ।ਕਵਣਿ
ਸਿਰੁਤੀਮਾਹੁਕਵਣੁਜਿਤੁਹੋਆਆਕਾਰੁ।ਵੇਲਨਪਾਈਆਪੰਡਤੀਜਿਹੋਵੈਲੇਖੁ
ਪੁਰਾਣੁ।ਵਖਤੁਨਪਾਇਓਕਾਦੀਆਜਿਲਿਖਨਿਲੇਖੁਕੁਰਾਣੁ।ਥਿਤਿਵਾਰੁਨਾਜੋਗੀ
ਜਾਣੈਰੁਤਿਮਾਹੁਨਕੋਈ।ਜਾਕਰਤਾਸਿਰਠੀਕਉਸਾਜੇਆਪੇਜਾਣੈਸੋਈ।ਕਿਵ
ਕਰਿਆਖਾਕਿਵਸਾਲਾਹੀਕਿਉਵਰਨੀਕਿਵਜਾਣਾ।ਨਾਨਕਆਖਣਿਸਭੁਕੋਆ
ਖੈਇਕਦੂਇਕੁਸਿਆਣਾ।ਵਡਾਸਾਹਿਬੁਵਡੀਨਾਈਕੀਤਾਜਾਕਾਹੋਵੈ।ਨਾਨਕਜੇ
ਕੋਆਪੌਜਾਣੈਅਗੈਗਇਆਨਸੋਹੈ।੨੧।ਪਾਤਾਲਾਪਾਤਾਲਲਖਆਗਾਸਾਆ
ਗਾਸ।ਓੜਕਓੜਕਭਾਲਿਥਕੇਵੇਦਕਹਨਿਇਕਵਾਤ।ਸਹਸਅਠਾਰਹਕਹਨਿਕਤੇ
ਬਾਅਸੁਲੂਇਕੁਧਾਤੁ।ਲੇਖਾਹੋਇਤਲਿਖੀਐਲੇਖੈਹੋਇਵਿਣਾਸੁ।ਨਾਨਕਵਡਾਆ
ਖੀਐਆਪੇਜਾਣੈਆਪੁ।੨੨।ਸਾਲਾਹੀਸਾਲਾਹਿਏਤੀਸੁਰਤਿਨਪਾਈਆ।ਨਦੀਆ
ਅਤੈਵਾਹਪਵਹਿਸਮੁੰਦਿਨਜਾਣੀਅਹਿ।ਸਮੁੰਦਸਾਹਸੁਲਤਾਨਗਿਰਹਾਸੇਤੀਮਾਲੁ
ਧਨੁ।ਕੀੜੀਤੁਲਿਨਹੋਵਨੀਜੇਤਿਸੁਮਨਹੁਨਵੀਸਰਹਿ।੨੩।ਅੰਤੁਨਸਿਫਤੀਕਹਣਿ

ਣਿਨਅੰਤੁ।ਅੰਤੁਨਕਰਣੈਦੇਣਿਨਅੰਤੁ।ਅੰਤੁਨਵੇਖਣਿਸੁਣਣਿਨਅੰਤੁ।
ਅੰਤੁਨਜਾਪੈਕਿਆਮਨਿਮੰਤੁ।ਅੰਤੁਨਜਾਪੈਕੀਤਾਆਕਾਰੁ।ਅੰਤੁਨਜਾਪੈ
ਪਾਰਾਵਾਰੁ।ਅੰਤਕਾਰਣਿਕੇਤੇਬਿਲਲਾਹਿ।ਤਾਕੇਅੰਤਨਪਾਏਜਾਹਿ।ਏ
ਹੁਅੰਤੁਨਜਾਣੈਕੋਇ।ਬਹੁਤਾਕਹੀਐਬਹੁਤਾਹੋਇ।ਵਡਾਸਾਹਿਬੁਊਚਾਥਾਉ
ਊਚੇਉਪਰਿਊਚਾਨਾਉ।ਏਵਡੁਊਚਾਹੋਵੈਕੋਇ।ਤਿਸੁਊਚੇਕਉਜਾਣੈਸੋਇ।ਜੇਵ
ਡੁਆਪਿਜਾਣੈਆਪਿਆਪਿ।ਨਾਨਕਨਦਰੀਕਰਮੀਦਾਤਿ।੨੪।ਬਹੁਤਾਕਰਮੁ
ਲਿਖਿਆਨਾਜਾਇ।ਵਡਾਦਾਤਾਤਿਲੁਨਤਮਾਇ।ਕੇਤੇਮੰਗਹਿਜੋਧਅਪਾਰ।
ਕੇਤਿਆਗਣਤਨਹੀਵੀਚਾਰੁ।ਕੇਤੇਖਪਿਤੁਟਹਿਵੇਕਾਰ।ਕੇਤੇਲੈਲੈਮੁਕਰੁ
ਪਾਹਿ।ਕੇਤੇਮੂਰਖਖਾਹੀਖਾਹਿ।ਕੇਤਿਆਦੂਖਭੂਖਸਦਮਾਰ।ਏਹਿਭਿ
ਦਾਤਿਤੇਰੀਦਾਤਾਰ।ਬੰਦਿਖਲਾਸੀਭਾਣੈਹੋਇ।ਹੋਰੁਆਖਿਨਸਕੈਕੋ
ਇ।ਜੇਕੋਖਾਇਕੁਆਖਣਿਪਾਇ।ਓਹੁਜਾਣੈਜੇਤੀਆਮੁਹਿਖਾਇ।ਆ
ਪੇਜਾਣੈਆਪੇਦੇਇ।ਆਖਹਿਸਿਭਿਕੇਈਕੇਇ।ਜਿਸਨੋਬਖਸੇਸਿਫਤਿਸ
ਲਾਹ।ਨਾਨਕਪਾਤਿਸਾਹੀਪਾਤਿਸਾਹੁ।੨੫।ਅਮੁਲਗੁਣਅਮੁਲਵ
ਪਾਰ।ਅਮੁਲਵਾਪਾਰੀਏਅਮੁਲਭੰਡਾਰ।ਅਮੁਲਆਵਹਿਅਮੁਲ
ਲੈਜਾਹਿ।ਅਮੁਲਭਾਇਅਮੁਲਾਸਮਾਹਿ।ਅਮੁਲੁਧਰਮੁਅਮੁਲੁ
ਦੀਬਾਣੁ।ਅਮੁਲੁਤੁਲੁਅਮੁਲੁਪਰਵਾਣੁ।ਅਮੁਲੁਬਖਸੀਸਅ
ਲੁਨੀਸਾਣੁ।ਅਮੁਲੁਕਰਮੁਅਮੁਲੁਫੁਰਮਾਣੁ।ਅਮੁਲੋਅਮੁਲੁਆ
ਖਿਆਨਜਾਇ।ਆਖਿਆਖਿਰਹੇਲਿਵਲਾਇ।ਆਖਹਿਵੇਦਪਾ
ਠਪੁਰਾਣ।ਆਖਹਿਪੜੇਕਰਹਿਵਖਿਆਣ।ਆਖਹਿਬਰਮੇ
ਆਖਹਿਇੰਦ।ਆਖਹਿਗੋਪੀਤੈਗੋਵਿੰਦ।ਆਖਹਿਈਸਰਆ
ਖਹਿਸਿਧ।ਆਖਹਿਕੇਤੇਕੀਤੇਬੁਧ।ਆਖਹਿਦਾਨਵਆਖ
ਹਿਦੇਵ।ਆਖਹਿਸੁਰਨਰਮੁਨਿਜਨਸੇਵ।ਕੇਤੇਆਖਹਿਆਖ
ਣਿਪਾਹਿ।ਕੇਤੇਕਹਿਕਹਿਉਠਿਉਠਿਜਾਹਿ।ਏਤੇਕੀਤੇਹੋਰਿਕਰੇ
ਹਿ।ਤਾਆਖਿਨਸਕਹਿਕੇਈਕੇਇ।ਜੇਵਡੁਭਾਵੈਤੇਵਡੁਹੋਇ।ਨਾ

ਨਕਜਾਪੈਸਾਚਾਸੋਇ॥ਜੇਕੋਆਖੈਬੋਲੁਵਿਗਾੜੁ॥ਤਾਲਿਖੀਐਸਿਰਿ
ਗਾਵਾਰਾਗਾਵਾਰੁ॥੨੬॥ਸੋਦਰੁਕੇਹਾਸੋਘਰੁਕੇਹਾਜਿਤੁਬਹਿਸਰਬਸਮਾ
ਲੇ॥ਵਾਜੇਨਾਦਅਨੇਕਅਸੰਖਾਕੇਤੇਵਾਵਣਹਾਰੇ॥ਕੇਤੇਰਾਗਪਰੀਸਿਉਕ
ਹੀਅਨਿਕੇਤੇਗਾਵਣਹਾਰੇ॥ਗਾਵਹਿਤੁਹਨੋਪਉਣੁਪਾਣੀਬੈਸੰਤਰੁਗਾਵੈਰਾਜ
ਧਰਮੁਦੁਆਰੇ॥ਗਾਵਹਿਚਿਤੁਗੁਪਤੁਲਿਖਿਜਾਣਹਿਲਿਖਿਲਿਖਿਧਰਮੁ
ਵੀਚਾਰੇ॥ਗਾਵਹਿਈਸਰੁਬਰਮਾਦੇਵੀਸੋਹਨਿ ਸਦਾਸਵਾਰੇ॥ਗਾਵ
ਹਿਇੰਦਇਦਾਸਣਿਬੈਠੇਦੇਵਤਿਆਦਰਿਨਾਲੇ॥ਗਾਵਹਿਸਿਧਸਮਾਧੀਅੰ
ਦਰਿਗਾਵਨਿਸਾਧਵਿਚਾਰੇ॥ਗਾਵਨਿਜਤੀਸਤੀਸੰਤੋਖੀਗਾਵਹਿਵੀਰਕ
ਰਾਰੇ॥ਗਾਵਨਿਪੰਡਿਤਪੜਨਿਰਖੀਸਰਜੁਗੁਜੁਗੁਵੇਦਾਨਾਲੇ॥ਗਾਵਹਿਮੋਹਣੀ
ਆਮਨੁਮੋਹਨਿਸੁਰਗਾਮਛੁਪਇਆਲੇ॥ਗਾਵਨਿਰਤਨਉਪਾਏਤੇਰੇਅਠ
ਸਠਿਤੀਰਥਨਾਲੇ॥ਗਾਵਹਿਜੋਧਮਹਾਬਲਸੂਰਾਗਾਵਹਿਖਾਣੀਚਾਰੇ
ਗਾਵਹਿਖੰਡਮੰਡਲਵਰਭੰਡਾਕਰਿਕਰਿਰਖੇਧਾਰੇ॥ਸੇਈਤੁਧਨੋਗਾਵ
ਹਿਜੋਤੁਧੁਭਾਵਨਿਰਤੇਤੇਰੇਭਗਤਰਸਾਲੇ॥ਹੋਰਕੇਤੇਗਾਵਨਿਸੇਮੈਚਿਤਿ
ਨਆਵਨਿਨਾਨਕਕਿਆਵੀਚਾਰੇ॥ਸੋਈਸੋਈਸਦਾਸਚੁਸਾਹਿਬੁਸਾਚ
ਸਾਚੀਨਾਈ॥ਹੈਭੀਹੋਸੀਜਾਇਨਜਾਸੀਰਚਨਾਜਿਨਿਰਚਾਈ॥ਰੰਗੀਰੰ
ਗੀਭਾਤੀਕਰਿਕਰਿਜਿਨਸੀਮਾਇਆਜਿਨਿਉਪਾਈ॥ਕਰਿਕਰਿਵੇਖੈਕੀਤਾ
ਆਪਣਾਜਿਵਤਿਸਦੀਵਡਿਆਈ॥ਜੋਤਿਸੁਭਾਵੈਸੋਈਕਰਸੀਹੁਕਮੁਨਕ
ਰਣਾਜਾਈ॥ਸੋਪਾਤਿਸਾਹੁਸਾਹਾਪਾਤਿਸਾਹਿਬੁਨਾਨਕਰਹਣੁਰਜਾਈ॥੨੭॥
ਮੁੰਦਾਸੰਤੋਖੁਸਰਮੁਪਤੁਝੋਲੀਧਿਆਨਕੀਕਰਹਿਬਿਭੂਤਿ॥ਖਿੰਥਾਕਾਲੁਕੁ
ਆਰੀਕਾਇਆਜੁਗਤਿਡੰਡਾਪਰਤੀਤਿ॥ਆਈਪੰਥੀਸਗਲਜਮਾਤੀਮ
ਨਿਜੀਤੈਜਗੁਜੀਤੁ॥ਆਦੇਸੁਤਿਸੈਆਦੇਸੁ॥ਆਦਿਅਨੀਲੁਅਨਾਦਿਅਨਾ
ਹਤਿਜੁਗੁਜੁਗੁਏਕੋਵੇਸੁ॥੨੮॥ਭੁਗਤਿਗਿਆਨੁਦਇਆਭੰਡਾਰਣਿਘਟਿਘ
ਟਿਵਾਜਹਿਨਾਦ॥ਆਪਿਨਾਥੁਨਾਥੀਸਭਜਾਕੀਰਿਧਿਸਿਧਿਅਵਰਾਸਾਦ॥ਸੰ
ਜੋਗਵਿਜੋਗਦੁਇਕਾਰਚਲਾਵਹਿਲੇਖੇਆਵਹਿਭਾਗ॥ਆਦੇਸੁਤਿਸੈਆਦੇ

ਸੁ॥ਆਦਿਅਨੀਲੁਅਨਾਦਿਅਨਾਹਤਿਜੁਗੁਜੁਗੁਏਕੋਵੇਸੁ॥੨੯॥ਏਕਾਮਾਈ ੪
ਜੁਗਤਿਵਿਆਈਤਿਨਿਚੇਲੇਪਰਵਾਣੁ॥ਇਕੁਸੰਸਾਰੀਇਕੁਭੰਡਾਰੀਇਕੁਲਾਏ
ਦੀਬਾਣੁ॥ਜਿਵਤਿਸੁਭਾਵੈਤਿਵੈਚਲਾਵੈਜਿਵਹੋਵੈਫੁਰਮਾਣੁ॥ਓਹੁਵੇਖੈਓਨਾਨਦ
ਰਿਨਆਵੈਬਹੁਤਾਏਹੁਵਿਡਾਣੁ॥ਆਦੇਸੁਤਿਸੈਆਦੇਸੁ॥ਆਦਿਅਨੀਲੁਅਨਾ
ਦਿਅਨਾਹਤਿਜੁਗੁਜੁਗੁਏਕੋਵੇਸੁ॥੩੦॥ਆਸਣੁਲੋਇਲੋਇਭੰਡਾਰ॥ਜੋਕਿ
ਛੁਪਾਇਆਸੁਏਕਾਵਾਰ॥ਕਰਿਕਰਿਵੇਖੈਸਿਰਜਣਹਾਰੁ॥ਨਾਨਕਸਚੇਕੀਸਾਚੀ
ਕਾਰ॥ਆਦੇਸੁਤਿਸੈਆਦੇਸੁ॥ਆਦਿਅਨੀਲੁਅਨਾਦਿਅਨਾਹਤਿਜੁਗੁਜੁਗੁ
ਏਕੋਵੇਸੁ॥੩੧॥ਇਕਦੂਜੀਭੌਲਖਹੋਹਿਲਖਹੋਵਹਿਲਖਵੀਸ॥ਲਖੁਲ
ਖੁਗੇੜਾਆਖੀਅਹਿਏਕੁਨਾਮੁਜਗਦੀਸ॥ਏਤੁਰਾਹਿਪਤਿਪਵੜੀਆਚੜੀ
ਐਏਹੋਇਇਕੀਸ॥ਸੁਣਿਗਲਾਆਕਾਸਕੀਕੀਟਾਆਈਰੀਸ॥ਨਾਨਕਨਦ
ਰੀਪਾਈਐਕੂੜੀਕੂੜੈਠੀਸ॥੩੨॥ਆਖਣਿਜੋਰੁਚੁਪੈਨਹਜੋਰੁ॥ਜੋਰੁਨਮੰਗ
ਣਿਦੇਣਿਨਜੋਰੁ॥ਜੋਰੁਨਜੀਵਣਿਮਰਣਿਨਹਜੋਰੁ॥ਜੋਰੁਨਰਾਜਿਮਾਲਿਮਨਿਸੋ
ਰੁ॥ਜੋਰੁਨਸੁਰਤੀਗਿਆਨਿਵੀਚਾਰਿ॥ਜੋਰੁਨਜੁਗਤੀਛੁਟੈਸੰਸਾਰੁ॥ਜਿਸੁਹਥਿ
ਜੋਰੁਕਰਿਵੇਖੈਸੋਇ॥ਨਾਨਕਉਤਮੁਨੀਚੁਨਕੋਇ॥੩੩॥ਰਾਤੀਰੁਤੀਥਿਤੀਵਾਰ
॥ਪਵਣਪਾਣੀਅਗਨੀਪਾਤਾਲ॥ਤਿਸੁਵਿਚਿਧਰਤੀਥਾਪਿਰਖੀਧਰਮਸਾਲ
॥ਤਿਸੁਵਿਚਜੀਅਜੁਗਤਿਕੇਰੰਗ॥ਤਿਨਕੇਨਾਮਅਨੇਕਅਨੰਤ॥ਕਰਮੀਕ
ਰਮੀਹੋਇਵੀਚਾਰੁ॥ਸਚਾਆਪਿਸਚਾਦਰਬਾਰੁ॥ਤਿਥੈਸੋਹਨਿਪੰਚਪਰਵਾ
ਣੁ॥ਨਦਰੀਕਰਮਪਵੈਨੀਸਾਣੁ॥ਕਚਪਕਾਈਓਥੈਪਾਇ॥ਨਾਨਕਗਇਆ
ਜਾਪੈਜਾਇ॥੩੪॥ਧਰਮਖੰਡਕਾਏਹੋਧਰਮੁ॥ਗਿਆਨਖੰਡਕਾਆਖਹੁਕਰਮੁ॥
ਕੇਤੇਪਵਣਪਾਣੀਵੈਸੰਤਰਕੇਤੇਕਾਨਮਹੇਸ॥ਕੇਤੇਬਰਮੇਘਾੜਤਿਘੜੀਅਹਿ
ਰੂਪਰੰਗਕੇਵੇਸ॥ਕੇਤੀਆਕਰਮਭੂਮੀਮੇਰਕੇਤੇਕੇਤੇਧੂਉਪਦੇਸ॥ਕੇਤੇਇੰਦਚੰਦ
ਸੂਰਕੇਤੇਕੇਤੇਮੰਡਲਦੇਸ॥ਕੇਤੇਸਿਧਬੁਧਨਾਥਕੇਤੇਕੇਤੇਦੇਵੀਵੇਸ॥ਕੇਤੇਦੇਵਦਾਨ
ਵਮੁਨਿਕੇਤੇਕੇਤੇਰਤਨਸਮੁੰਦ॥ਕੇਤੀਆਖਾਣੀਕੇਤੀਆਬਾਣੀਕੇਤੇਪਾਤਨਰਿੰਦ॥
ਕੇਤੀਆਸੁਰਤੀਸੇਵਕਕੇਤੇਨਾਨਕਅੰਤੁਨਅੰਤੁ॥੩੫॥ਗਿਆਨਖੰਡਮਹਿਗਿਆ

ਨੁਪਰਚੰਡੁ॥ਤਿਥੈਨਾਦਬਿਨੋਦਕੋਡਅਨੰਦੁ॥ਸਰਮਖੰਡਕੀਬਾਣੀਰੂਪੁ॥ਤਿ
ਥੈਘਾੜਤਿਘੜੀਐਬਹੁਤੁਅਨੂਪੁ॥ਤਾਕੀਆਗਲਾਕਥੀਆਨਾਜਾਹਿ॥ਜੇਕੋ
ਕਹੈਪਿਛੈਪਛੁਤਾਇ॥ਤਿਥੈਘੜੀਐਸੁਰਤਿਮਤਿਮਨਿਬੁਧਿ॥ਤਿਥੈਘੜੀਐਸੁ
ਰਾਸਿਧਾਕੀਸੁਧਿ॥੩੬॥ਕਰਮਖੰਡਕੀਬਾਣੀਜੋਰੁ॥ਤਿਥੈਹੋਰੁਨਕੋਈਹੋਰੁ॥
ਤਿਥੈਜੋਧਮਹਾਬਲਸੂਰ॥ਤਿਨਮਹਿਰਾਮੁਰਹਿਆਭਰਪੂਰ॥ਤਿਥੈਸੀਤੋਸੀ
ਤਾਮਹਿਮਾਮਾਹਿ॥ਤਾਕੇਰੂਪਨਕਥਨੇਜਾਹਿ॥ਨਾਓਹਿਮਰਹਿਨਠਾਗੇਜਾਹਿ॥
ਜਿਨਕੈਰਾਮੁਵਸੈਮਨਮਾਹਿ॥ਤਿਥੈਭਗਤਵਸਹਿਕੇਲੋਅ॥ਕਰਹਿਅਨੰ
ਦੁਸਚਾਮਨਿਸੋਇ॥ਸਚਖੰਡਿਵਸੈਨਿਰੰਕਾਰੁ॥ਕਰਿਕਰਿਵੇਖੈਨਦਰਿਨਿ
ਹਾਲ॥ਤਿਥੈਖੰਡਮੰਡਲਵਰਭੰਡ॥ਜੇਕੋਕਥੈਤਅੰਤਨਅੰਤ॥ਤਿਥੈਲੋਅ
ਲੋਅਆਕਾਰ॥ਜਿਵਜਿਵਹੁਕਮੁਤਿਵੈਤਿਵਕਾਰ॥ਵੇਖੈਵਿਗਸੈਕਰਿਵੀ
ਚਾਰੁ॥ਨਾਨਕਕਥਨਾਕਰੜਾਸਾਰੁ॥੩੭॥ਜਤੁਪਹਾਰਾਧੀਰਜੁਸੁਨਿਆਰੁ
॥ਅਹਰਣਿਮਤਿਵੇਦੁਹਥੀਆਰੁ॥ਭਉਖਲਾਅਗਨਿਤਪਤਾਉ॥ਭਾਂਡਾ
ਭਾਉਅੰਮ੍ਰਿਤੁਤਿਤੁਢਾਲਿ॥ਘੜੀਐਸਬਦੁਸਚੀਟਕਸਾਲ॥ਜਿਨਕਉ
ਨਦਰਿਕਰਮੁਤਿਨਕਾਰ॥ਨਾਨਕਨਦਰੀਨਦਰਿਨਿਹਾਲ॥੩੮॥ਸਲੋਕੁ॥
॥ਪਵਣੁਗੁਰੂਪਾਣੀਪਿਤਾਮਾਤਾਧਰਤਿਮਹਤੁ॥ਦਿਵਸੁਰਾਤਿਦੁਇਦਾਈਦ
ਇਆਖੇਲੈਸਗਲਜਗਤੁ॥ਚੰਗਿਆਈਆਬੁਰਿਆਈਆਵਾਚੈਧਰਮੁਹਦੂ
ਰਿ॥ਕਰਮੀਆਪੋਆਪਣੀਕੇਨੇੜੈਕੇਦੂਰਿ॥ਜਿਨੀਨਾਮੁਧਿਆਇਆਗਏਮਸਕ
ਤਿਘਾਲਿ॥ਨਾਨਕਤੇਮੁਖਉਜਲੇਕੇਤੀਛੁਟੀਨਾਲਿ॥੧॥

ੴ ਸਤਿਗੁਰਪ੍ਰਸਾਦਿ॥

ਸੋਦਰੁਰਾਗੁਆਸਾਮਹਲਾ੧ ॥ਸੋਦਰੁਤੇਰਾਕੇਹਾਸੋਘਰੁਕੇਹਾਜਿਤੁਬਹਿਸਰਬ
ਸਮਾਲੇ॥ਵਾਜੇਤੇਰੇਨਾਦਅਨੇਕਅਸੰਖਾਕੇਤੇਤੇਰੇਵਾਵਣਹਾਰੇ॥ਕੇਤੇਤੇਰੇਰਾਗ
ਪਰੀਸਿਉਕਹੀਅਹਿਕੇਤੇਤੇਰੇਗਾਵਣਹਾਰੇ॥ਗਾਵਨਿਤੁਧਨੋਪਵਣੁਪਾਣੀਬੈਸੰਤ
ਰੁਗਾਵੈਰਾਜਾਧਰਮੁਦੁਆਰੇ॥ਗਾਵਨਿਤੁਧਨੋਚਿਤੁਗੁਪਤੁਲਿਖਿਜਾਣਨਿਲਿ

ਖਿ॥ਲਿਖਿਧਰਮੁਬੀਚਾਰੇ॥ਗਾਵਨਿਤੁਧਨੋਈਸਰੁਬ੍ਰਹਮਾਦੇਵੀਸੋਹਨਿਤੇਰੇਸਦਾਸਵਾਰੇ ੫
॥ਗਾਵਨਿਤੁਧਨੋਇੰਦ੍ਰਇੰਦ੍ਰਾਸਣਿਬੈਠੇਦੇਵਤਿਆਦਰਿਨਾਲੇ॥ਗਾਵਨਿਤੁਧਨੋਸਿਧਸਮਾ
ਧੀਅੰਦਰਿਗਾਵਨਿਤੁਧਨੋਸਾਧਬੀਚਾਰੇ॥ਗਾਵਨਿਤੁਧਨੋਜਤੀਸਤੀਸੰਤੋਖੀਗਾਵਨਿਤੁ
ਧਨੋਵੀਰਕਰਾਰੇ॥ਗਾਵਨਿਤੁਧਨੋਪੰਡਿਤਪੜਨਿਰਖੀਸਰਜੁਗੁਜੁਗੁਵੇਦਾਨਾਲੇ॥ਗਾ
ਵਨਿਤੁਧਨੋਮੋਹਣੀਆਮਨੁਮੋਹਨਿਸੁਰਗੁਮਛੁਪਇਆਲੇ॥ਗਾਵਨਿਤੁਧਨੋਰਤਨਉਪਾ
ਏਤੇਰੇਅਠਸਠਿਤੀਰਥਨਾਲੇ॥ਗਾਵਨਿਤੁਧਨੋਜੋਧਮਹਾਬਲਸੂਰਾਗਾਵਨਿਤੁਧਨੋਖਾਣੀ
ਚਾਰੇ॥ਗਾਵਨਿਤੁਧਨੋਖੰਡਮੰਡਲਬ੍ਰਹਮੰਡਾਕਰਿਕਰਿਰਖੇਤੇਰੇਧਾਰੇ॥ਸੇਈਤੁਧਨੋਗਾਵਨਿਜੋ
ਤੁਧੁਭਾਵਨਿਰਤੇਤੇਰੇਭਗਤਰਸਾਲੇ॥ਹੋਰਿਕੇਤੇਤੁਧਨੋਗਾਵਨਿਸੇਮੈਚਿਤਿਨਆਵਨਿਨਾਨਕੁ
ਕਿਆਬੀਚਾਰੇ॥ਸੋਈਸੋਈਸਦਾਸਚੁਸਾਹਿਬੁਸਾਚਾਸਾਚੀਨਾਈ॥ਹੈਭੀਹੋਸੀਜਾਇਨਜਾਸੀ
ਰਚਨਾਜਿਨਿਰਚਾਈ॥ਰੰਗੀਰੰਗੀਭਾਤੀਕਰਿਕਰਿਜਿਨਸੀਮਾਇਆਜਿਨਿਉਪਾਈ॥ਕਰਿ
ਕਰਿਦੇਖੈਕੀਤਾਆਪਣਾਜਿਉਤਿਸਦੀਵਡਿਆਈ॥ਜੋਤਿਸੁਭਾਵੈਸੋਈਕਰਸੀਫਿਰਿਹੁਕ
ਮੁਨਕਰਣਾਜਾਈ॥ਸੋਪਾਤਿਸਾਹੁਸਾਹਾਪਤਿਸਾਹਿਬੁਨਾਨਕਰਹਣੁਰਜਾਈ॥੧॥੧॥ਆਸਾ
ਮਹਲਾ੧ ॥ਸੁਣਿਵਡਾਆਖੈਸਭੁਕੋਇ॥ਕੇਵਡੁਵਡਾਡੀਠਾਹੋਇ॥ਕੀਮਤਿਪ
ਇਨਕਹਿਆਜਾਇ॥ਕਹਣੈਵਾਲੇਤੇਰੇਰਹੇਸਮਾਇ॥੧॥ਵਡੇਮੇਰੇਸਾਹਿਬਾਗਹਿਰਗੰ
ਭੀਰਾਗੁਣੀਗਹੀਰਾ॥ਕੋਇਨਜਾਣੈਤੇਰਾਕੇਤਾਕੇਵਡੁਚੀਰਾ॥੧॥ਸਭਿਸੁਰਤੀਮਿਲਿਸੁ
ਰਤਿਕਮਾਈ॥ਸਭਕੀਮਤਿਮਿਲਿਕੀਮਤਿਪਾਈ॥ਗਿਆਨੀਧਿਆਨੀਗੁਰਗੁਰਹਾਈ
ਕਹਣੁਨਜਾਈਤੇਰੀਤਿਲੁਵਡਿਆਈ॥੨॥ਸਭਿਸਤਸਭਿਤਪਸਭਿਚੰਗਿਆਈਆ॥
ਸਿਧਾਪੁਰਖਾਕੀਆਵਡਿਆਈਆ॥ਤੁਧੁਵਿਣੁਸਿਧੀਕਿਨੈਨਪਾਈਆ॥ਕਰਮਿਮਿਲੈਨ
ਹੀਠਾਕਿਰਹਾਈਆ॥੩॥ਆਖਣਵਾਲਾਕਿਆਵੇਚਾਰਾ॥ਸਿਫਤੀਭਰੇਤੇਰੇਭੰਡਾਰਾ॥
ਜਿਸੁਤੂਦੇਹਿਤਿਸੈਕਿਆਚਾਰਾ॥ਨਾਨਕਸਚੁਸਵਾਰਣਹਾਰਾ॥੪॥੨॥ਆਸਾਮਹਲਾ੧
॥ਆਖਾਜੀਵਾਵਿਸਰੈਮਰਿਜਾਉ॥ਆਖਣਿਅਉਖਾਸਾਚਾਨਾਉ॥ਸਾਚੇ
ਨਾਮਕੀਲਾਗੈਭੂਖ॥ਉਤੁਭੂਖੈਖਾਇਚਲੀਅਹਿਦੂਖ॥੧॥ਸੋਕਿਉਵਿਸਰੈਮੇਰੀਮਾਇ॥
ਸਾਚਾਸਾਹਿਬੁਸਾਚੈਨਾਇ॥੧॥ਰਹਾਉ॥ਸਾਚੇਨਾਮਕੀਤਿਲੁਵਡਿਆਈ॥ਆਖਿਥਕੇਕੀ
ਮਤਿਨਹੀਪਾਈ॥ਜੇਸਭਿਮਿਲਿਕੈਆਖਣਿਪਾਹਿ॥ਵਡਾਨਹੋਵੈਘਾਟਿਨਜਾਇ॥੨॥

ਨਾਓਹੁਮਰੈਨਹੋਵੈਸੋਗਾਦੇਦਾਰਹੈਨਚੂਕੈਭੋਗੁ॥ਗੁਣੁਏਹੋਹੋਰੁਨਾਹੀਕੋਇ॥ਨਾਕੋਹੋਆ
ਨਾਕੋਹੋਇ॥੨॥ਜੇਵਡੁਆਪਿਤੇਵਡਤੇਰੀਦਾਤਿ॥ਜਿਨਿਦਿਨੁਕਰਿਕੈਕੀਤੀਰਾਤਿ॥ਖ
ਸਮੁਵਿਸਾਰਹਿਤੇਕਮਜਾਤਿ॥ਨਾਨਕਨਾਵੈਬਾਝੁਸਨਾਤਿ॥੪॥੩॥ਰਾਗੁਗੂਜਰੀਮਹਲਾ
੪ ॥ਹਰਿਕੇਜਨਸਤਿਗੁਰਸਤਪੁਰਖਾਬਿਨਉਕਰਉਗੁਰਪਾਸਿ॥ਹਮਕੀਰੇਕਿਰਮ
ਸਤਿਗੁਰਸਰਣਾਈਕਰਿਦਇਆਨਾਮੁਪਰਗਾਸਿ॥੧॥ਮੇਰੇਮੀਤਗੁਰਦੇਵਮੋਕਉਰਾਮ
ਨਾਮੁਪਰਗਾਸਿ॥ਗੁਰਮਤਿਨਾਮੁਮੇਰਾਪ੍ਰਾਨਸਖਾਈਹਰਿਕੀਰਤਿਹਮਰੀਰਹਰਾਸਿ॥੧॥
ਰਹਾਉ॥ਹਰਿਜਨਕੇਵਡਭਾਗਵਡੇਰੇਜਿਨਿਹਰਿਹਰਿਸਰਧਾਹਰਿਪਿਆਸਾ॥ਹਰਿਹ
ਰਿਨਾਮੁਮਿਲੈਤ੍ਰਿਪਤਾਸਹਿਮਿਲਿਸੰਗਤਿਗੁਣਪਰਗਾਸਿ॥੨॥ਜਿਨਹਰਿਹਰਿਹ
ਰਿਰਸੁਨਾਮੁਨਪਾਇਆਤੇਭਾਗਹੀਣਜਮਪਾਸਿ॥ਜੋਸਤਿਗੁਰਸਰਣਿਸੰਗਤਿਨਹੀ
ਆਏਧ੍ਰਿਗੁਜੀਵੇਧ੍ਰਿਗੁਜੀਵਾਸਿ॥੩॥ਜਿਨਿਹਰਿਜਨਸਤਿਗੁਰਸੰਗਤਿਪਾਈਤਿਨ
ਧੁਰਿਮਸਤਕਿਲਿਖਿਆਲਿਖਾਸਿ॥ਧਨੁਧੰਨੁਸਤਸੰਗਤਿਜਿਤੁਹਰਿਰਸੁਪਾਇਆ
ਮਿਲਿਜਨਨਾਨਕਨਾਮੁਪਰਗਾਸਿ॥੪॥੪॥ਰਾਗੁਗੂਜਰੀਮਹਲਾ੫ ॥ਕਾਹੇਰੇਮ
ਨਚਿਤਵਹਿਉਦਮੁਜਾਆਹਰਿਹਰਿਜੀਉਪਰਿਆ॥ਸੈਲਪਥਰਮਹਿਜੰਤਉਪਾਏਤਾਕਾਰਿ
ਜਕੁਆਗੈਕਰਿਧਰਿਆ॥੧॥ਮੇਰੇਮਾਧਉਜੀਸਤਸੰਗਤਿਮਿਲੇਸੁਤਰਿਆ॥ਗੁਰਪਰਸਾ
ਦਿਪਰਮਪਦੁਪਾਇਆਸੂਕੇਕਾਸਟਹਰਿਆ॥੧॥ਰਹਾਉ॥ਜਨਨਿਪਿਤਾਲੋਕਸੁਤਬਨਿਤਾ
ਕੋਇਨਕਿਸਕੀਧਰਿਆ॥ਸਿਰਿਸਿਰਿਰਿਜਕੁਸੰਬਾਹੇਠਾਕੁਰੁਕਾਹੇਮਨਭਉਕਰਿਆ॥੨॥ਊ
ਡੇਊਡਿਆਵੈਸੈਕੋਸਾਤਿਸੁਪਾਛੈਬਚਰੇਛਰਿਆ॥ਤਿਨਕਵਣੁਖਲਾਵੈਕਵਣੁਚੁਗਾਵੈ
ਮਨਮਹਿਸਿਮਰਨੁਕਰਿਆ॥ਸਭਿਨਿਧਾਨਦਸਅਸਟਸਿਧਾਨਠਾਕੁਰਕਰਤਲਧਰਿਆ
॥ਜਨਨਾਨਕਬਲਿਬਲਿਸਦਬਲਿਜਾਈਐਤੇਰਾਅੰਤੁਨਪਾਰਾਵਰਿਆ॥੪॥੫॥
॥ਰਾਗੁਆਸਾਮਹਲਾ ੪ ॥ਸੋਪੁਰਖੁ॥
ੴਸਤਿਗੁਰਪ੍ਰਸਾਦਿ॥ ॥ਸੋਪੁਰਖੁਨਿਰੰਜਨੁਹਰਿਪੁਰਖੁਨਿਰੰਜਨੁ
ਹਰਿਅਗਮਾਅਗਮਅਪਾਰਾ॥ ॥ਸਭਿਧਿਆਵਹਿਸਭਿਧਿਆਵਹਿ
ਤੁਧੁਜੀਹਰਿਸਚੇਸਿਰਜਣਹਾਰਾ॥ਸਭਿਜੀਅਤੁਮਾਰੇਜੀਤੂੰਜੀਆਕਾਦਾਤਾ
ਰਾ॥ ॥ਹਰਿਧਿਆਵਹੁਸੰਤਹੁਜੀਸਭਿਦੂਖਵਿਸਾਰਣਹਾਰਾ॥ ॥ਹਰਿ

ਆਪੇਠਾਕੁਰੁਹਰਿਆਪੇਸੇਵਕੁਜੀਕਿਆਨਾਨਕਜੰਤਵਿਚਾਰਾ॥੧॥ਤੂੰਘਟਿ ੬
ਘਟਿਅੰਤਰਿਸਰਬਨਿਰੰਤਰਿਜੀਹਰਿਏਕੋਪੁਰਖੁਸਮਾਣਾ॥ਇਕਿਦਾਤੇ
ਇਕਿਭੇਖਾਰੀਜੀਸਭਿਤੇਰੇਚੋਜਵਿਡਾਣਾ॥ਤੂੰਆਪੇਦਾਤਾਆਪੇਭੁਗਤਾ
ਜੀਹਉਤੁਧੁਬਿਨੁਅਵਰੁਨਜਾਣਾ॥ਤੂੰਪਾਰਬ੍ਰਹਮੁਬੇਅੰਤੁਬੇਅੰਤੁਜੀਤੇਰੇਕਿ
ਆਗੁਣਆਖਿਵਖਾਣਾ॥ਜੋਸੇਵਹਿਜੋਸੇਵਹਿਤੁਧੁਜੀਜਨੁਨਾਨਕੁਤਿਨਕੁਰਬ
ਣਾ॥੨॥ਹਰਿਧਿਆਵਹਿਹਰਿਧਿਆਵਹਿਤੁਧੁਜੀਸੇਜਨਜੁਗਮਹਿਸੁਖ
ਵਾਸੀ॥ਸੇਮੁਕਤੁਸੇਮੁਕਤੁਭਏਜਿਨਹਰਿਧਿਆਇਆਜੀਤਿਨਤੂਟੀਜਮਕੀਫ
ਾਸੀ॥ਜਿਨਨਿਰਭਉਜਿਨਹਰਿਨਿਰਭਉਧਿਆਇਆਜੀਤਿਨਕਾਭਉਸਭੁਗ
ਵਾਸੀ॥ਜਿਨਸੇਵਿਆਜਿਨਸੇਵਿਆਮੇਰਾਹਰਿਜੀਤੇਹਰਿਹਰਿਰੂਪਿਸਮਾਸੀ॥ਸੇ
ਧੰਨੁਸੇਧੰਨੁਜਿਨਹਰਿਧਿਆਇਆਜੀਜਨੁਨਾਨਕੁਤਿਨਬਲਿਜਾਸੀ॥੩॥ਤੇਰੀਭਗਤਿ
ਤੇਰੀਭਗਤਿਭੰਡਾਰਜੀਭਰੇਬਿਅੰਤਬੇਅੰਤਾ॥ਤੇਰੇਭਗਤਤੇਰੇਭਗਤਸਲਾਹਨਿ
ਤੁਧੁਜੀਹਰਿਅਨਿਕਅਨੇਕਅਨੰਤਾ॥ਤੇਰੀਅਨਿਕਤੇਰੀਅਨਿਕਕਰਹਿਹਰਿਪੂ
ਜਾਜੀਤਪੁਤਾਪਹਿਜਪਹਿਬੇਅੰਤਾ॥ਤੇਰੇਅਨੇਕਤੇਰੇਅਨੇਕਪੜਹਿਬਹੁਸਿਮ
ਤਸਾਸਤਜੀਕਰਿਕਿਰਿਆਖਟੁਕਰਮਕਰੰਤਾ॥ਸੇਭਗਤਸੇਭਗਤਭਲੇਜਨਨਾ
ਨਕਜੋਭਾਵਹਿਮੇਰੇਹਰਿਭਗਵੰਤਾ॥੪॥ਤੂੰਆਦਿਪੁਰਖੁਅਪਰੰਪਰੁਕਰਤਾਜੀਤੁ
ਧੁਜੇਵਡੁਅਵਰੁਨਕੋਈ॥ਤੂੰਜੁਗੁਜੁਗੁਏਕੋਸਦਾਸਦਾਤੂੰਏਕੋਜੀਤੂੰਨਿਹਚਲੁਕਰਤਾਸੋ
ਈ॥ਤੁਧੁਆਪੇਭਾਵੈਸੋਈਵਰਤੈਜੀਤੂੰਆਪੇਕਰਹਿਸੁਹੋਈ॥ਤੁਧੁਆਪੇਸ੍ਰਿਸਟਿਸਭਉ
ਪਾਈਜੀਤੁਧੁਆਪੇਸਿਰਜਿਸਭਗੋਈ॥ਜਨੁਨਾਨਕੁਗੁਣਗਾਵੈਕਰਤੇਕੇਜੀਜੋਸਭਸੈਕਾ
ਜਾਣੋਈ॥੫॥੧॥ਆਸਾਮਹਲਾ੪॥ ॥ਤੂੰਕਰਤਾਸਚਿਆਰੁਮੈਡਾਸਾਂਈ॥ਜੋਤਉਭਾ
ਵੈਸੋਈਥੀਸੀਜੋਤੂੰਦੇਹਿਸੋਈਹਉਪਾਈ॥੧॥ਰਹਾਉ॥ਸਭਤੇਰੀਤੂੰਸਭਨੀਧਿਆਇਆ
ਜਿਸਨੋਕ੍ਰਿਪਾਕਰਹਿਤਿਨਿਨਾਮਰਤਨੁਪਾਇਆ॥ਗੁਰਮੁਖਿਲਾਧਾਮਨਮੁਖਿਗਵਾਇਆ
ਤੁਧੁਆਪਿਵਿਛੋੜਿਆਆਪਿਮਿਲਾਇਆ॥੧॥ਤੂੰਦਰੀਆਉਸਭਤੁਝਹੀਮਾਹਿ॥ਤੁਝਬਿ
ਨੁਦੂਜਾਕੋਈਨਾਹਿ॥ਜੀਅਜੰਤਸਭਿਤੇਰਾਖੇਲੁ॥ਵਿਜੋਗਿਮਿਲਿਵਿਛੁੜਿਆਸੰਜੋਗੀਮੇਲੁ

੨॥ਜਿਸਨੋਤੂਜਾਣਾਇਹਿਸੋਈਜਨੁਜਾਣੈ॥ਹਰਿਗੁਣਸਦਹੀਆਖਿਵਖਾਣੈ॥ਜਿਨਿਹ
ਰਿਸੇਵਿਆਤਿਨਿਸੁਖੁਪਾਇਆ॥ਸਹਜੇਹੀਹਰਿਨਾਮਿਸਮਾਇਆ॥੩॥ਤੂਆਪੇਕਰ
ਤਾਤੇਰਾਕੀਆਸਭੁਹੋਇ॥ਤੁਧੁਬਿਨੁਦੂਜਾਅਵਰੁਨਕੋਇ॥ਤੂਕਰਿਕਰਿਵੇਖਹਿਜਾਣਹਿ
ਸੋਇ॥ਜਨਨਾਨਕਗੁਰਮੁਖਿਪਰਗਟੁਹੋਇ॥੪॥੨॥ਆਸਾਮਹਲਾ੧ ॥ਤਿਤੁਸਰਵਰੜੈ
ਭਈ ਲੇਨਿਵਾਸਾ॥ਪਾਣੀਪਾਵਕੁਤਿਨਹਿਕੀਆ॥ਪੰਕਜੁਮੋਹਪਗੁਨਹੀਚਾਲੈਹਮ
ਦੇਖਾਤਹਡੂਬੀਅਲੇ॥੧॥ਮਨਏਕੁਨਚੇਤਸਿਮੂੜਮਨਾ॥ਹਰਿਬਿਸਰਤਤੇਰੇਗੁਣਗਲਿਆ॥
੧॥ਰਹਾਉ॥ਨਾਹਉਜਤੀਸਤੀਨਹੀਪੜਿਆ॥ਮੂਰਖਮੁਗਧਾਜਨਮੁਭਇਆ॥ਪ੍ਰਣਵਤਿਨਾ
ਨਕਤਿਨਕੀਸਰਣਾਜਿਨਤੂਨਾਹੀਵੀਸਰਿਆ॥੨॥੩॥ਆਸਾਮਹਲਾ੫ ॥ਭਈਪ
ਰਾਪਤਿਮਾਨੁਖਦੇਹੁਰੀਆ॥ਗੋਬਿੰਦਮਿਲਣਕੀਇਹਤੇਰੀਬਰੀਆ॥ਅਵਰਿਕਾਜਤੇਰੈ
ਕਿਤੈਨਕਾਮ॥ਮਿਲੁਸਾਧਸੰਗਤਿਭਜੁਕੇਵਲਨਾਮ॥੧॥ਸਰੰਜਾਮਿਲਾਗੁਭਵਜਲਤਰ
ਨਕੈ॥ਜਨਮੁਬ੍ਰਿਥਾਜਾਤਰੰਗਿਮਾਇਆਕੈ॥੧॥ਰਹਾਉ॥ਜਪੁਤਪੁਸੰਜਮੁਧਰਮੁਨਕ
ਮਾਇਆ॥ਸੇਵਾਸਾਧਨਜਾਨਿਆਹਰਿਰਾਇਆ॥ਕਹੁਨਾਨਕਹਮਨੀਚਕਰੰਮਾ॥ਸਰਣਿ
ਪਰੇਕੀਰਾਖਹੁਸਰਮਾ॥੨॥੪॥ ॥

ੴ ਸਤਿਗੁਰਪ੍ਰਸਾਦਿ॥
ਸੋਹਿਲਾਰਾਗੁਗਉੜੀਦੀਪਕੀਮਹਲਾ੧
ਜੈਘਰਿਕੀਰਤਿਆਖੀਐਕਰਤੇਕਾਹੋਇਬੀਚਾਰੋ॥ਤਿਤੁਘਰਿਗਾਵਹੁਸੋਹਿ
ਲਾਸਿਵਰਿਹੁਸਿਰਜਣਹਾਰੋ॥੧॥ਤੁਮਗਾਵਹੁਮੇਰੇਨਿਰਭਉਕਾਸੋਹਿਲਾ॥ਹਉ
ਵਾਰੀਜਿਤੁਸੋਹਿਲੈਸਦਾਸੁਖੁਹੋਇ॥੧॥ਰਹਾਉ॥ਨਿਤਨਿਤਜੀਅੜੇਸਮਾਲੀਅ
ਨਿਦੇਖੈਗਾਦੇਵਣਹਾਰੁ॥ਤੇਰੇਦਾਨੈਕੀਮਤਿਨਾਪਵੈਤਿਸੁਦਾਤੇਕਵਣੁਸੁਮਾਰੁ॥
੨॥ਸੰਬਤਿਸਾਹਾਲਿਖਿਆਮਿਲਿਕਰਿਪਾਵਹੁਤੇਲੁ॥ਦੇਹੁਸਜਣਅਸੀਸੜੀ
ਆਜਿਉਹੋਵੈਸਾਹਿਬਸਿਉਮੇਲੁ॥੩॥ਘਰਿਘਰਿਏਹੋਪਾਹੁਚਾਸਦੜੇਨਿ
ਤਪਵੰਨਿ॥ਸਦਣਹਾਰਾਸਿਮਰੀਐਨਾਨਕਸੇਦਿਹਆਵੰਨਿ॥੪॥੧॥
॥ਰਾਗੁਆਸਾਮਹਲਾ੧ ॥ਛਿਅਘਰਛਿਅਗੁਰਛਿਅਉਪ
ਦੇਸ॥ਗੁਰੁਗੁਰੁਏਕੋਵੇਸਅਨੇਕ॥੧॥ਬਾਬਾਜੈਘਰਿਕਰਤੇਕੀਰਤਿਹੋਇ

ਸੋਘਰੁਰਾਖੁਵਡਾਈਤੋਇ॥੧॥ਰਹਾਉ॥ਵਿਸੁਏਚਸਿਆਘੜੀਆਪਹਰਾਥਿਤੀ ੭
ਵਾਰੀਮਾਹੁਹੋਆ॥ਸੂਰਜੁਏਕੋਰੁਤਿਅਨੇਕ॥ਨਾਨਕਕਰਤੇਕੇਕੇਤੇਵੇਸ॥੨॥੨॥ਰਾਗੁਧਨਾਸਰੀ
ਮਹਲਾ੧॥ਗਗਨਮੈਥਾਲੁਰਵਿਚੰਦੁਦੀਪਕਬਨੇਤਾਰਕਾਮੰਡਲਜਨਕਮੋਤੀ॥ਧੂਪੁਮਲਆਨਲੋਪ
ਵਣੁਚਵਰੋਕਰੇਸਗਲਬਨਰਾਇਫੂਲੰਤਜੋਤੀ॥੧॥ਕੈਸੀਆਰਤੀਹੋਇ॥ਭਵਖੰਡਨਾਤੇਰੀਆਰਤੀ॥
ਅਨਹਤਾਸਬਦਵਾਜੰਤਭੇਰੀ॥੧॥ਰਹਾਉ॥ਸਹਸਤਵਨੈਨਨਨਨੈਨਹਹਿਤੋਹਿਕਉਸਹਸਮੂਰਤਿ
ਨਨਾਏਕਤੋਹੀ॥ਸਹਸਪਦਬਿਮਲਨਨਏਕਪਦਗੰਧਬਿਨੁਸਹਸਤਵਗੰਧਇਵਚਲਤਮੋਹੀ॥
੨॥ਸਭਮਹਿਜੋਤਿਜੋਤਿਹੈਸੋਇ॥ਤਿਸਦੈਚਾਨਣਿਸਭਮਹਿਚਾਨਣੁਹੋਇ॥ਗੁਰਸਾਖੀਜੋਤਿ
ਪਰਗਟੁਹੋਇ॥ਜੋਤਿਸੁਭਾਵੈਸੁਆਰਤੀਹੋਇ॥੩॥ਹਰਿਚਰਣਕਵਲਮਕਰੰਦਲੋਭਿਤਮਨੋਅ
ਨਦਿਨੋਮੋਹਿਆਹੀਪਿਆਸਾ॥ਕ੍ਰਿਪਾਜਲੁਦੇਹਿਨਾਨਕਸਾਰਿੰਗਕਉਹੋਇਜਾਤੇਤੇਰੈਨਾਇਵਾ
ਸਾ॥੪॥੩॥ਰਾਗੁਗਉੜੀਪੁਰਬੀਮਹਲਾ੪॥ਕਾਮਿਕਰੋਧਿਨਗਰੁਬਹੁਭਰਿਆਮਿਲਿਸਾਧੂਖੰਡ
ਲਖੰਡਾਹੇ॥ਪੂਰਬਿਲਿਖਤਲਿਖੇਗੁਰੁਪਾਇਆਮਨਿਹਰਿਲਿਵਮੰਡਲਮੰਡਾਹੇ॥੧॥ਕਰਿਸ
ਧੂਅੰਜੁਲੀਪੁਨੁਵਡਾਹੇ॥ਕਰਿਡੰਡਉਤਪੁਨੁਵਡਾਹੇ॥੧॥ਰਹਾਉ॥ਸਾਕਤਹਰਿਰਸਸਾਦੁਨ
ਜਾਣਿਆਤਿਨਅੰਤਰਿਹਉਮੈਕੰਡਾਹੇ॥ਜਿਉਜਿਉਚਲਹਿਚੁਭੈਦੁਖੁਪਾਵਹਿਜਮਕਾਲੁ
ਸਹਹਿਸਿਰਿਡੰਡਾਹੇ॥੨॥ਹਰਿਜਨਹਰਿਹਰਿਨਾਮਿਸਮਾਣੇਦੁਖੁਜਨਮਮਰਣਭਵ
ਖੰਡਾਹੇ॥ਅਬਿਨਾਸੀਪੁਰਖੁਪਾਇਆਪਰਮੇਸਰੁਬਹੁਸੋਭਖੰਡਬ੍ਰਹਮੰਡਾਹੇ॥੩॥ਹਮ
ਗਰੀਬਮਸਕੀਨਪ੍ਰਭਤੇਰੇਹਰਿਰਾਖੁਰਾਖੁਵਡਵਡਾਹੇ॥ਜਨਨਾਨਕਨਾਮੁਅਧਾਰੁਟੇਕਹੈ
ਹਰਿਨਾਮੇਹੀਸੁਖੁਮੰਡਾਹੇ॥੪॥੪॥ਰਾਗੁਗਉੜੀਪੁਰਬੀਮਹਲਾ੫॥ਕਰਉਬੇਨੰਤੀਸੁਣ
ਹੁਮੇਰੇਮੀਤਾਸੰਤਟਹਲਕੀਬੇਲਾ॥ਈਹਾਖਾਟਿਚਲਹੁਹਰਿਲਾਹਾਆਗੈਬਸਨੁਸੁਹੇਲਾ॥
੧॥ਅਉਧਘਟੈਦਿਨਸੁਰੈਣੈਰੇ॥ਮਨਗੁਰਮਿਲਿਕਾਜਸਵਾਰੇ॥੧॥ਰਹਾਉ॥ਇਹੁਸੰ
ਸਾਰੁਬਿਕਾਰੁਸੰਸੇਮਹਿਤਰਿਓਬ੍ਰਹਮਗਿਆਨੀ॥ਜਿਸਹਿਜਗਾਇਪੀਆਵੈਇਹੁ
ਰਸੁਅਕਥਕਥਾਤਿਨਿਜਾਨੀ॥੨॥ਜਾਕਉਆਏਸੋਈਬਿਹਾਝਹੁਹਰਿਗੁਰਤੇਮਨਹਿਬ
ਸੇਰਾ॥ਨਿਜਘਰਿਮਹਲੁਪਾਵਹੁਸੁਖਸਹਜੇਬਹੁਰਿਨਹੋਇਗੋਫੇਰਾ॥੩॥ਅੰਤਰ
ਜਾਮੀਪੁਰਖਬਿਧਾਤੇਸਰਧਾਮਨਕੀਪੂਰੇ॥ਨਾਨਕਦਾਸੁਇਹੈਸੁਖੁਮਾਗੈਮੋਕਉਕਰਿ

ਸੰਤਨਕੀਧੂਰੇ॥੪॥੫॥
੧ੴਸਤਿਗੁਰਪ੍ਰਸਾਦਿ॥ਰਾਗੁਸਿਰੀਰਾਗੁਮਹਲਾ੧ਘਰੁ੧
ਮੋਤੀਤਮੰਦਰਊਸਰਹਿਰਤਨੀਤਹੋਹਿਜੜਾਉ॥ਕਸਤੂਰਿਕੁੰਗੂਅਗਰਿਚੰਦਨਿਲੀਪਿ
ਆਵੈਚਾਉ॥ਮਤੁਦੇਖਿਭੂਲਾਵੀਸਰੈਤੇਰਾਚਿਤਿਨਆਵੈਨਾਉ॥੧॥ਹਰਿਬਿਨੁਜੀਉ
ਜਲਿਬਲਿਜਾਉ॥ਮੈਆਪਣਾਗੁਰੁਪੂਛਿਦੇਖਿਆਅਵਰੁਨਾਹੀਥਾਉ॥੧॥ਰਹਾਉ॥
ਧਰਤੀਤਹੀਰਿਲਾਲਜੜਤੀਪਲਘਿਲਾਲਜੜਾਉ॥ਮੋਹਣੀਮੁਖਿਮਣੀਸੋਹੈਕਰੇਰੰ
ਗਿਪਸਾਉ॥ਮਤੁਦੇਖਿਭੂਲਾਵੀਸਰੈਤੇਰਾਚਿਤਿਨਆਵੈਨਾਉ॥੨॥ਸਿਧੁਹੋਵਾਸਿਧਿਲਾ
ਈਰਿਧਿਆਖਾਆਉ॥ਗੁਪਤੁਪਰਗਟੁਹੋਇਬੈਸਾਲੋਕੁਰਾਖੈਭਾਉ॥ਮਤੁਦੇਖਿਭੂਲਾਵੀਸਰੈਤੇ
ਰਾਚਿਤਿਨਆਵੈਨਾਉ॥੩॥ਸੁਲਤਾਨੁਹੋਵਾਮੇਲਿਲਸਕਰਤਖਤਿਰਾਖਾਪਾਉ॥ਹੁਕਮੁਹਾਸਲੁ
ਕਰੀਬੈਠਾਨਨਕਾਸਭਵਾਉ॥ਮਤੁਦੇਖਿਭੂਲਾਵੀਸਰੈਤੇਰਾਚਿਤਿਨਆਵੈਨਾਉ॥੪॥੧॥ਸਿਰੀਰਾਗੁ
ਮਹਲਾ੧॥ਕੋਟਿਕੋਟੀਮੇਰੀਆਰਜਾਪਵਣੁਪੀਅਣੁਅਪਿਆਉ॥ਚੰਦੁਸੂਰਜੁਦੁਇਗੁਫੈਨਦੇਖਾਸੁ
ਪਨੈਸਉਣਨਥਾਉ॥ਭੀਤੇਰੀਕੀਮਤਿਨਾਪਵੈਹਉਕੇਵਡੁਆਖਾਨਾਉ॥੧॥ਸਾਚਾਨਿਰੰਕਾਰੁਨਿਜਥਾਇ
॥ਸੁਣਿਸੁਣਿਆਖਣੁਆਖਣਾਜੇਭਾਵੈਕਰੇਤਮਾਇ॥੧॥ਰਹਾਉ॥ਕੁਸਾਕਟੀਆਵਾਰਵਾਰਪੀਸਣਿ
ਪੀਸਾਪਾਇ॥ਅਗੀਸੇਤੀਜਾਲੀਆਭਸਮਸੇਤੀਰਲਿਜਾਉ॥ਭੀਤੇਰੀਕੀਮਤਿਨਾਪਵੈਹਉਕੇਵਡੁ
ਆਖਾਨਾਉ॥੨॥ਪੰਖੀਹੋਇਕੈਜੇਭਵਾਜੈਅਸਮਾਨੀਜਾਉ॥ਨਦਰੀਕਿਸੈਨਆਵਊਨਾਕਿਛੁਪੀ
ਆਨਖਾਉ॥ਭੀਤੇਰੀਕੀਮਤਿਨਾਪਵੈਹਉਕੇਵਡੁਆਖਾਨਾਉ॥੩॥ਨਾਨਕਕਾਗਦਲਖਮਣਾਪ
ੜਿਪੜਿਕੀਚੈਭਾਉ॥ਮਸੂਤੋਟਿਨਆਵਈਲੇਖਣਿਪਉਣੁਚਲਾਉ॥ਭੀਤੇਰੀਕੀਮਤਿਨਾਪਵੈ
ਹਉਕੇਵਡੁਆਖਾਨਾਉ॥੪॥੨॥ਸਿਰੀਰਾਗੁਮਹਲਾ੧॥ਲੇਖੈਬੋਲਣੁਬੋਲਣਾਲੇਖੈਖਾਣਾ
ਖਾਉ॥ਲੇਖੈਵਾਟਚਲਾਈਆਲੇਖੈਸੁਣਿਵੇਖਾਉ॥ਲੇਖੈਸਾਹਲਵਾਈਅਹਿਪੜੇਕਿ
ਪੁਛਣਜਾਉ॥੧॥ਬਾਬਾਮਾਇਆਰਚਨਾਧੋਹੁ॥ਅੰਧੇਨਾਮੁਵਿਸਾਰਿਆਨਾਤਿ
ਸੁਏਹਨਓਹੁ॥੧॥ਰਹਾਉ॥ਜੀਵਣਮਰਣਾਜਾਇਕੈਏਥੈਖਾਜੈਕਾਲਿ॥ਜਿਥੈ
ਬਹਿਸਮਝਾਈਐਤਿਥੈਕੋਇਨਚਲਿਓਨਾਲਿ॥ਰੋਵਣਵਾਲੇਜੇਤੜੇਸਭਿਬ
ਨਹਿਪੰਡਪਰਾਲਿ॥੨॥ਸਭੁਕੋਆਖੈਬਹੁਤੁ ਬਹੁਤੁ ਘ-

ਟਿਨਾਆਖੈਕੋਇ॥ਕੀਮਤਿਕਿਨੈਪਾਈਆਕਹਣਿਨਵਡਾਹੋਇ॥ਸਾਚਾਸਾਹਿਬੁਏ ੯
ਕਤੂਹੋਰਿਜੀਆਕੇਤੇਲੋਅ॥੩॥ਨੀਚਾਅੰਦਰਿਨੀਚਜਾਤਿਨੀਚੀਹੂਅਤਿਨੀਚੁ॥ਨਾਨਕੁਤਿ
ਨਕੈਸੰਗਿਸਾਥਿਵਡਿਆਸਿਉਕਿਆਰੀਸ॥ਜਿਥੈਨੀਚਸਮਾਲੀਅਨਿਤਿਥੈਨਦਰਿਤੇਰੀਬਖ
ਸੀਸ॥੪॥੩॥ਸਿਰੀਰਾਗੁਮਹਲਾ੧॥ਲਬੁਕੁਤਾਕੂੜੁਚੂਹੜਾਠਗਿਖਾਧਾਮੁਰਦਾਰੁ॥ਪਰਨਿੰਦਾ
ਪਰਮਲੁਮੁਖਿਸੁਧੀਅਗਨਿਕ੍ਰੋਧੁਚੰਡਾਲੁ॥ਰਸਕਸਆਪੁਸਲਾਹਣਾਏਕਰਮਮੇਰੇਕਰਤਾਰ॥
੧॥ਬਾਬਾਬੋਲੀਐਪਤਿਹੋਇ॥ਊਤਮਸੇਦਰਿਊਤਮਕਹੀਅਹਿਨੀਚਕਰਮਬਹਿਰੋਇ॥
੧॥ਰਹਾਉ॥ਰਸੁਸੁਇਨਾਰਸੁਰੁਪਾਕਾਮਣਿਰਸੁਪਰਮਲਕੀਵਾਸੁ॥ਰਸੁਘੋੜੇਰਸੁਸੇਜਾਮੰਦਰ
ਰਸੁਮੀਠਾਰਸੁਮਾਸੁ॥ਏਤੇਰਸਸਰੀਰਕੇਕੈਘਟਿਨਾਮਨਿਵਾਸੁ॥੨॥ਜਿਤੁਬੋਲਿਐਪਤਿ
ਪਾਈਐਸੋਬੋਲਿਆਪਰਵਾਣੁ॥ਫਿਕਾਬੋਲਿਵਿਗੁਚਣਾਸੁਣਿਮੂਰਖਮਨਅਜਾਣ॥ਜੋ
ਤਿਸੁਭਾਵਹਿਸੇਭਲੇਹੋਰਿਕਿਕਹਣਵਖਾਣ॥੩॥ਤਿਨਮਤਿਤਿਨਪਤਿਤਿਨਧਨੁਪਲੈਜਿਨ
ਹਿਰਦੈਰਹਿਆਸਮਾਇ॥ਤਿਨਕਾਕਿਆਸਾਲਾਹਣਾਅਵਰਸੁਆਲਿਉਕਾਇ॥ਨਾਨਕਨ
ਦਰੀਬਾਹਰੇਰਾਚਹਿਦਾਨਿਨਨਾਇ॥੪॥੪॥ਸਿਰੀਰਾਗੁਮਹਲਾ੧॥ਅਮਲੁਗਲੋਲਾਕੂ
ੜਕਾਦਿਤਾਦੇਵਣਹਾਰਿ॥ਮਤੀਮਰਣੁਵਿਸਾਰਿਆਖੁਸੀਕੀਤੀਦਿਨਚਾਰਿ॥ਸਚੁਮਿਲਿਆਤਿ
ਨਸੋਫੀਆਰਾਖਣਕਉਦਰਵਾਰੁ॥ਨਾਨਕਸਾਚੇਕਉਸਚੁਜਾਣੁ॥ਜਿਤੁਸੇਵਿਐਸੁਖੁਪਾਈਐਤੇਰੀ
ਦਰਗਹਚਲੈਮਾਣੁ॥੧॥ਰਹਾਉ॥ਸਚੁਸਰਾਗੁੜਬਾਹਰਾਜਿਸੁਵਿਚਿਸਚਾਨਾਉ॥ਸੁਣਹਿਵਖਾਣ
ਹਿਜੇਤੜੇਹਉਤਿਨਬਲਿਹਾਰੈਜਾਉ॥ਤਾਮਨੁਖੀਵਾਜਾਣੀਐਜਾਮਹਲੀਪਾਏਥਾਉ॥੨॥ਨਾਉਨੀਰੁਚੰ
ਗਿਆਈਆਸਤੁਪਰਮਲੁਤਨਿਵਾਸੁ॥ਤਾਮੁਖੁਹੋਵੈਉਜਲਾਲਖਦਾਤੀਇਕਦਾਤਿ॥ਦੂਖਤਿਸੈਪ
ਹਿਆਖੀਅਹਿਸੂਖਜਿਸੈਹੀਪਾਸਿ॥੩॥ਸੋਕਿਉਮਨਹੁਵਿਸਾਰੀਐਜਾਕੇਜੀਅਪਰਾਣ॥ਤਿਸੁਵਿਣੁ
ਸਭੁਅਪਵਿਤ੍ਰੁਹੈਜੇਤਾਪੈਨਣੁਖਾਣੁ॥ਹੋਰਿਗਲਾਂਸਭਿਕੂੜੀਆਤੁਧੁਭਾਵੈਪਰਵਾਣੁ॥੪॥੫॥
ਸਿਰੀਰਾਗੁਮਹਲਾ੧॥ਜਾਲਿਮੋਹੁਘਸਿਮਸੁਕਰਿਮਤਿਕਾਗਦੁਕਰਿਸਾਰੁ॥ਭਾਉਕਲਮਕਰਿ
ਚਿਤੁਲੇਖਾਰੀਗੁਰਪੁਛਿਲਿਖੁਬੀਚਾਰੁ॥ਲਿਖੁਨਾਮੁਸਾਲਾਹਲਿਖੁਲਿਖੁਅੰਤੁਨਪਾਰਾਵਾਰੁ॥

੧॥ਬਾਬਾਏਹੁਲੇਖਾਲਿਖਿਜਾਣੁ॥ਜਿਥੈਲੇਖਾਮੰਗੀਐਤਿਥੈਹੋਇਸਚਾਨੀਸਾਣੁ॥੧॥ਰਹਾਉ
॥ਜਿਥੈਮਿਲਹਿਵਡਿਆਈਆਸਦਖੁਸੀਆਸਦਚਾਉ॥ਤਿਨਮੁਖਿਟਿਕੇਨਿਕਲਹਿ
ਜਿਨਮਨਿਸਚਾਨਾਉ॥ਕਰਮਿਮਿਲੈਤਾਪਾਈਐਨਾਹੀਗਲੀਵਾਉਦੁਆਉ॥੨॥ਇਕਿ
ਆਵਹਿਇਕਿਜਾਹਿਉਠਿਰਖੀਅਹਿਨਾਵਸਲਾਰ॥ਇਕਿਉਪਾਏਮੰਗਤੇਇਕਨਾਵਡੇਦਰ
ਵਾਰ॥ਅਗੈਗਇਆਜਾਣੀਐਵਿਣੁਨਾਵੈਵੇਕਾਰ॥੩॥ਭੈਤੇਰੈਡਰੁਅਗਲਾਖਪਿਖਪਿ
ਛਿਜੈਦੇਹ॥ਨਾਵਜਿਨਾਸੁਲਤਾਨਖਾਨਹੋਦੇਡਿਠੇਖੇਹ॥ਨਾਨਕਉਠੀਚਲਿਆਸਭਿਕੂ
ੜੇਤੁਟੇਨੇਹ॥੪॥੬॥ਸਿਰੀਰਾਗੁਮਹਲਾ੧॥ਸਭਿਰਸਮਿਠੇਮੰਨਿਐਸੁਣਿਐਸਾਲੋਣੇ
॥ਖਟਤੁਰਸੀਮੁਖਿਬੋਲਣਾਮਾਰਣਨਾਦਕੀਏ॥ਛਤੀਹਅੰਮ੍ਰਿਤਭਾਉਏਕੁਜਾਕਉਨਦਰਿ
ਕਰੇਇ॥੧॥ਬਾਬਾਹੋਰੁਖਾਣਾਖੁਸੀਖੁਆਰੁ॥ਜਿਤੁਖਾਧੈਤਨੁਪੀੜੀਐਮਨਮਹਿਚਲਹਿਵਿਕਾਰ
॥੧॥ਰਹਾਉ॥ਰਤਾਪੈਨਣੁਮਨੁਰਤਾਸੁਪੇਦੀਸਤੁਦਾਨੁ॥ਨੀਲੀਸਿਆਹੀਕਦਾਕਰਣੀਪਹਿਰਣੁ
ਪੈਰਧਿਆਨੁ॥ਕਮਰਬੰਦੁਸੰਤੋਖਕਾਧਨੁਜੋਬਨੁਤੇਰਾਨਾਮੁ॥੨॥ਬਾਬਾਹੋਰੁਪੈਨਣੁਖੁਸੀਖੁਆਰੁ॥ਜਿਤੁ
ਪੈਧੈਤਨੁਪੀੜੀਐਮਨਮਹਿਚਲਹਿਵਿਕਾਰ॥੧॥ਰਹਾਉ॥ਘੋੜੇਪਾਖਰਸੁਇਨੇਸਾਖਤਿਬੂਝਣੁਤੇਰੀ
ਵਾਟ॥ਤਰਕਸਤੀਰਕਮਾਣਸਾਂਗਤੇਗਬੰਦਗੁਣਧਾਤੁ॥ਵਾਜਾਨੇਜਾਪਤਿਸਿਉਪਰਗਟੁਕਰਮੁਤੇਰਾ
ਮੇਰੀਜਾਤਿ॥੩॥ਬਾਬਾਹੋਰੁਚੜਣਾਖੁਸੀਖੁਆਰੁ॥ਜਿਤੁਚੜਿਐਤਨੁਪੀੜੀਐਮਨਮਹਿਚਲ
ਹਿਵਿਕਾਰ॥੧॥ਰਹਾਉ॥ਘਰਮੰਦਰਖੁਸੀਨਾਮਕੀਨਦਰਿਤੇਰੀਪਰਵਾਰੁ॥ਹੁਕਮੁਸੋਈਤੁਧੁਭਾਵਸੀ
ਹੋਰੁਆਖਣੁਬਹੁਤੁਅਪਾਰੁ॥ਨਾਨਕਸਚਾਪਾਤਿਸਾਹੁਪੂਛਿਨਕਰੇਬੀਚਾਰੁ॥੪॥ਬਾਬਾਹੋਰੁਸਉ
ਣਾਖੁਸੀਖੁਆਰੁ॥ਜਿਤੁਸੁਤੈਤਨੁਪੀੜੀਐਮਨਮਹਿਚਲਹਿਵਿਕਾਰ॥੧॥ਰਹਾਉ॥੪॥੭॥
ਸਿਰੀਰਾਗੁਮਹਲਾ੧॥ਕੁੰਗੂਕੀਕਾਇਆਰਤਨਕੀਲਲਿਤਾਅਗਰਿਵਾਸੁਤਨਿਸਾਸੁ॥ਅਠ
ਸਠਿਤੀਰਥਕਾਮੁਖਿਟਿਕਾਤਿਤੁਘਟਿਮਤਿਵਿਗਾਸੁ॥ਓਤੁਮਤੀਸਾਲਾਹਣਾਸਚੁਨਾਮੁਗੁਣਤਾਸੁ
॥੧॥ਬਾਬਾਹੋਰਮਤਿਹੋਰਹੋਰ॥ਜੇਸਉਵੇਰਕਮਾਈਐਕੂੜੈਕੂੜਾਜੋਰੁ॥੧॥ ॥ਰਹਾਉ॥
ਪੂਜਲਗੈਪੀਰੁਆਖੀਐਸਭੁਮਿਲੈਸੰਸਾਰੁ॥ਨਾਉਸਦਾਏਆਪਣਾਹੋਵੈਸਿਧੁਸੁਮਾ

ਰੁ॥ਜਾਪਤਿਲੇਖੈਨਾਪਵੈਸਭਾਪੂਜਖੁਆਰੁ॥੨॥ਜਿਨਕਉਸਤਿਗੁਰਿਥਾਪਿਆਤਿਨਮੇਟਿਨਸਕੈ
ਕੋਇ॥ਓਨਾਅੰਦਰਿਨਾਮੁਨਿਧਾਨੁਹੈਨਾਮੋਪਰਗਟੁਹੋਇ॥ਨਾਉਪੂਜੀਐਨਾਉਮੰਨੀਐਅਖੰਡੁਸਦ
ਸਚੁਸੋਇ॥੩॥ਖੇਹੂਖੇਹਰਲਾਈਐਤਾਜੀਉਕੇਹਾਹੋਇ॥ਜਲੀਆਸਭਿਸਿਆਣਪਾਉਠੀ
ਚਲਿਆਰੋਇ॥ਨਾਨਕਨਾਮਿਵਿਸਾਰਿਐਦਰਿਗਇਆਕਿਆਹੋਇ॥੪॥੮॥ਸਿਰੀਰਾਗੁ
ਮਹਲਾ੧ ॥ਗੁਣਵੰਤੀਗੁਣਵੀਥਰੈਅਉਗੁਣਵੰਤੀਝੂਰਿ॥ਜੇਲੋੜਹਿਵਰੁਕਾਮ
ਣੀਨਹਮਿਲੀਐਪਿਰਕੂਰਿ॥ਨਾਬੇੜੀਨਾਤੁਲਹੜਾਨਾਪਾਈਐਪਿਰੁਦੂਰਿ॥੧॥ਮੇਰੇਠਾਕੁਰਪੂਰੈ
ਤਖਤਿਅਡੋਲੁ॥ਗੁਰਮੁਖਿਪੂਰਾਜੇਕਰੇਪਾਈਐਸਾਚੁਅਤੋਲੁ॥੧॥ਰਹਾਉ॥ਪ੍ਰਭੁਹਰਿਮੰਦ
ਰੁਸੋਹਣਾਤਿਸੁਮਾਹਿਮਾਣਕਲਾਲ॥ਮੋਤੀਹੀਰਾਨਿਰਮਲਾਕੰਚਨਕੋਟਰੀਸਾਲ॥ਬਿਨੁਪਉ
ੜੀਗੜਿਕਿਉਚੜਉਗੁਰਹਰਿਧਿਆਨਨਿਹਾਲ॥੨॥ਗੁਰੁਪਉੜੀਬੇੜੀਗੁਰੂਗੁਰੁਤੁਲਹਾ
ਹਰਿਨਾਉ॥ਗੁਰੁਸਰੁਸਾਗਰੁਬੋਹਿਥੋਗੁਰੁਤੀਰਥੁਦਰੀਆਉ॥ਜੇਤਿਸੁਭਾਵੈਊਜਲੀਸਤਸਰਿ
ਨਾਵਣਜਾਉ॥੩॥ਪੂਰੋਪੂਰੋਆਖੀਐਪੂਰੈਤਖਤਿਨਿਵਾਸ॥ਪੂਰੈਥਾਨਿਸੁਹਾਵਣੈਪੂਰੈਆ
ਸਨਿਰਾਸ॥ਨਾਨਕਪੂਰਾਜੇਮਿਲੈਕਿਉਘਾਟੈਗੁਣਤਾਸ॥੪॥੯॥ਸਿਰੀਰਾਗੁਮਹਲਾ੧
॥ ਆਵਹੁਭੈਣੇਗਲਿਮਿਲਹਅੰਕਿਸਹੇਲੜੀਆਹ॥ਮਿਲਕੈਕਰਹਕਹਾਣੀਆਸੰਮ੍ਰ
ਥਕੰਤਕੀਆਹ॥ਸਾਚੇਸਾਹਿਬਸਭਿਗੁਣਅਉਗਣਸਭਿਅਸਾਹ॥੧॥ਕਰਤਾਸਭੁਕੋ
ਤੇਰੈਜੋਰਿ॥ਏਕੁਸਬਦੁਬੀਚਾਰੀਐਜਾਤੂਤਾਕਿਆਹੋਰਿ॥੧॥ਰਹਾਉ॥ਜਾਇਪੁਛਹੁਸੋਹਾਗ
ਣੀਤੁਸੀਰਾਵਿਆਕਿਨੀਗੁਣੀ॥ਸਹਜਿਸੰਤੋਖਿਸੀਗਾਰੀਆਮਿਠਾਬੋਲਣੀ॥ਪਿਰੁ
ਰੀਸਾਲੂਤਾਮਿਲੈਜਾਗੁਰਕਾਸਬਦੁਸੁਣੀ॥੨॥ਕੇਤੀਆਤੇਰੀਆਕੁਦਰਤੀਕੇਵਡ
ਤੇਰੀਦਾਤਿ॥ਕੇਤੇਤੇਰੇਜੀਅਜੰਤਸਿਫਤਿਕਰਹਿਦਿਨੁਰਾਤਿ॥ਕੇਤੇਤੇਰੇਰੂਪਰੰਗਕੇਤੇ
ਜਾਤਿਅਜਾਤਿ॥੩॥ਸਚੁਮਿਲੈਸਚੁਊਪਜੈਸਚਮਹਿਸਾਚਿਸਮਾਇ॥ਸੁਰਤਿਹੋਵੈਪਤਿ
ਊਗਵੈਗੁਰਬਚਨੀਭਉਖਾਇ॥ਨਾਨਕਸਚਾਪਾਤਿਸਾਹੁਆਪੇਲਏਮਿਲਾਇ॥੪॥
੧੦॥ਸਿਰੀਰਾਗੁਮਹਲਾ੧॥ਭਲੀਸਰੀਜਿਉਬਰੀਹਉਮੈਮੁਈਘਰਾਹੁ॥ਦੂਤਲਗੇਫਿਰਿ

ਚਾਕਰੀਸਤਿਗੁਰਕਾਵੇਸਾਹੁ॥ਕਲਪਤਿਆਗੀਬਾਦਿਹੈਸਚਾਵੇਪਰਵਾਹੁ॥੧॥ਮਨਰੇ
ਸਚੁਮਿਲੈਭਉਜਾਇ॥ਭੈਬਿਨੁਨਿਰਭਉਕਿਉਥੀਐਗੁਰਮੁਖਿਸਬਦਿਸਮਾਇ॥੧॥ਰ
ਹਾਉ॥ਕੇਤਾਆਖਣੁਆਖੀਐਆਖਣਿਤੋਟਿਨਹੋਇ॥ਮੰਗਣਵਾਲੇਕੇਤੜੇਦਾਤਾਏਕੋ
ਸੋਇ॥ਜਿਸਕੇਜੀਅਪਰਾਣਹੈਮਨਿਵਸਿਐਸੁਖੁਹੋਇ॥੨॥ਜਗੁਸੁਪਨਾਬਾਜੀਬਨੀ
ਖਿਨਮਹਿਖੇਲੁਖੇਲਾਇ॥ਸੰਜੋਗੀਮਿਲਿਏਕਸੇਵਿਜੋਗੀਉਠਿਜਾਇ॥ਜੋਤਿਸੁਭਾ
ਣਾਸੋਥੀਐਅਵਰੁਨਕਰਣਾਜਾਇ॥੩॥ਗੁਰਮੁਖਿਵਸਤੁਵੇਸਾਹੀਐਸਚੁਵਖਰੁਸ
ਚੁਰਾਸਿ॥ਜਿਨੀਸਚੁਵਣੰਜਿਆਗੁਰਪੂਰੈਸਾਬਾਸਿ॥ਨਾਨਕਵਸਤੁਪਛਾਣਸੀਸਚੁ
ਸਉਦਾਜਿਸੁਪਾਸਿ॥੪॥੧੧॥ਸਿਰੀਰਾਗੁਮਹਲਾ ੧ ॥ਧਾਤੁਮਿਲੈਫੁਨਿਧਾ
ਤੁਕਉਸਿਫਤੀਸਿਫਤਿਸਮਾਇ॥ਲਾਲੁਗੁਲਾਲੁਗਹਬਰਾਸਚਾਰੰਗੁਚੜਾਉ॥ਸਚ
ਮਿਲੈਸੰਤੋਖੀਆਹਰਿਜਪਿਏਕੈਭਾਇ॥੧॥ਭਾਈਰੇਸੰਤਜਨਾਕੀਰੇਣੁ॥ਸੰਤਸਭਾਗੁਰੁ
ਪਾਈਐਮੁਕਤਿਪਦਾਰਥੁਧੇਣੁ॥੧॥ਰਹਾਉ॥ਊਚਉਥਾਨੁਸੁਹਾਵਣਾਊਪਰਿਮਹਲੁਮੁ
ਰਾਰਿ॥ਸਚੁਕਰਣੀਦੇਪਾਈਐਦਰੁਘਰੁਮਹਲੁਪਿਆਰਿ॥ਗੁਰਮੁਖਿਮਨੁਸਮਝਾਈਐ
ਆਤਮਰਾਮੁਬੀਚਾਰਿ॥੨॥ਤ੍ਰਿਬਿਧਿਕਰਮਕਮਾਈਅਹਿਆਸਅੰਦੇਸਾਹੋਇ॥ਕਿ
ਉਗੁਰਬਿਨੁਤ੍ਰਿਕੁਟੀਛੁਟਸੀਸਹਜਿਮਿਲਿਐਸੁਖੁਹੋਇ॥ਨਿਜਘਰਿਮਹਲੁਪਛਾਣੀ
ਐਨਦਰਿਕਰੇਮਲੁਧੋਇ॥੩॥ਬਿਨੁਗੁਰਮੈਲੁਨਉਤਰੈਬਿਨੁਹਰਿਕਿਉਘਰਵਾਸੁ॥
ਏਕੋਸਬਦੁਵੀਚਾਰੀਐਅਵਰਤਿਆਗੈਆਸ॥ਨਾਨਕਦੇਖਿਦਿਖਾਈਐਹਉ
ਸਦਬਲਿਹਾਰੈਜਾਸੁ॥੪॥੧੨॥ ਸਿਰੀਰਾਗੁਮਹਲਾ੧ ॥ਧ੍ਰਿਗੁਜੀਵਣੁਦੋਹਾ
ਗਣੀਮੁਠੀਦੂਜੈਭਾਇ॥ਕਲਰਕੇਰੀਕੰਧਜਿਉਅਹਿਨਿਸਿਕਿਰਿਢਹਿਪਾਇ॥
ਬਿਨੁਸਬਦੈਸੁਖੁਨਥੀਐਪਿਰਬਿਨੁਦੂਖੁਨਜਾਇ॥੧॥ਮੁੰਧੇਪਿਰਬਿਨੁਕਿਆ
ਸੀਗਾਰੁ॥ਦਰਿਘਰਿਢੋਈਨਾਲਹੈਦਰਗਹਝੂਠੁਖੁਆਰੁ॥੧॥ਰਹਾਉ॥ਆਪਿ
ਸੁਜਾਣੁਨਭੁਲਈਸਚਾਵਡਕਿਰਸਾਣੁ॥ਪਹਿਲਾਧਰਤੀਸਾਧਿਕੈਸਚੁਨਾਮੁਦੇਦਾਣੁ॥

ਨਉਨਿਧਿਉਪਜੈਨਾਮੁਏਕੁਕਰਮਿਪਵੈਨੀਸਾਣੁ॥੨॥ਗੁਰਕਉਜਾਣਿਨਜਾਣਈਕਿਆਤਿਸੁਚਜੁ
ਅਚਾਰੁ॥ਅੰਧੁਲੈਨਾਮੁਵਿਸਾਰਿਆਮਨਮੁਖਿਅੰਧਗੁਬਾਰੁ॥ਆਵਣੁਜਾਣੁਨਚੁਕਈਮਰਿਜ
ਨਮੈਹੋਇਖੁਆਰੁ॥੩॥ਚੰਦਨੁਮੋਲਿਅਣਾਇਆਕੁੰਗੂਮਾਂਗਸੰਧੂਰੁ॥ਚੋਆਚੰਦਨੁਬਹੁਘਣਾ
ਪਾਨਾਨਾਲਿਕਪੂਰੁ॥ਜੇਧਨਕੰਤਿਨਭਾਵਈਤਸਭਿਅਡੰਬਰਕੂੜੁ॥੪॥ਸਭਿਰਸਭੋਗਣਬਾ
ਦਿਹਹਿਸਭਿਸੀਗਾਰਵਿਕਾਰ॥ਜਬਲਗੁਸਬਦਿਨਭੇਦੀਐਕਿਉਸੋਹੈਗੁਰਦੁਆਰਿ॥ਨਾਨਕ
ਧੰਨੁਸੁਹਾਗਣੀਜਿਨਸਹਨਾਲਿਪਿਆਰੁ॥੫॥੧੩॥ਸਿਰੀਰਾਗੁਮਹਲਾ ੧ ॥ਸੁੰਞੀ
ਦੇਹਡਰਾਵਣੀਜਾਜੀਉਵਿਚਹੁਜਾਇ॥ਭਾਹਿਬਲੰਦੀਵਿਝਵੀਧੂਉਨਨਿਕਸਿਓਕਾਇ॥ਪੰ
ਚੇਰੁੰਨੇਦੁਖਿਭਰੇਬਿਨਸੇਦੂਜੈਭਾਇ॥੧॥ਮੂੜੇਰਾਮੁਜਪਹੁਗੁਣਸਾਰਿ॥ਹਉਮੈਮਮਤਾਮੋਹਣੀ
ਸਭਮੁਠੀਅਹੰਕਾਰਿ॥੧॥ਰਹਾਉ॥ਜਿਨੀਨਾਮੁਵਿਸਾਰਿਆਦੂਜੀਕਾਰੈਲਗਿ॥ਦੁਬਿਧਾਲਾ
ਗੇਪਚਿਮੁਏਅੰਤਰਿਤ੍ਰਿਸਨਾਅਗਿ॥ਗੁਰਿਰਾਖੇਸੇਉਬਰੇਹੋਰਿਮੁਠੀਧੰਧੈਠਗਿ॥੨॥ਮੁਈਪਰੀ
ਤਿਪਿਆਰੁਗਇਆਮੁਆਵੈਰੁਵਿਰੋਧੁ॥ਧੰਧਾਥਕਾਹਉਮੁਈਮਮਤਾਮਾਇਆਕ੍ਰੋਧੁ॥ਕਰਮਿਮਿ
ਲੈਸਚੁਪਾਈਐਗੁਰਮੁਖਿਸਦਾਨਿਰੋਧੁ॥੩॥ਸਚੀਕਾਰੈਸਚੁਮਿਲੈਗੁਰਮਤਿਪਲੈਪਾਇ॥ਸੋਨ
ਰੁਜੰਮੈਨਾਮਰੈਨਾਆਵੈਨਾਜਾਇ॥ਨਾਨਕਦਰਿਪਰਧਾਨੁਸੋਦਰਗਹਿਪੈਧਾਜਾਇ॥੪॥੧੪॥
ਸਿਰੀਰਾਗੁਮਹਲਾ ੧ ॥ਤਨੁਜਲਿਬਲਿਮਾਟੀਭਇਆਮਨੁਮਾਇਆਮੋਹਿਮਨੂ
ਰੁ॥ਅਉਗੁਣਫਿਰਿਲਾਗੂਭਏਕੂਰਿਵਜਾਵੈਤੂਰੁ॥ਬਿਨੁਸਬਦੈਭਰਮਾਈਐਦੁਬਿਧਾਡੋਬੇਪੂ
ਰੁ॥੧॥ਮਨਰੇਸਬਦਿਤਰਹੁਚਿਤੁਲਾਇ॥ਜਿਨਿਗੁਰਮੁਖਿਨਾਮੁਨਬੂਝਿਆਮਰਿਜਨਮੈਆਵੈ
ਜਾਇ॥੧॥ਰਹਾਉ॥ਤਨੁਸੂਚਾਸੋਆਖੀਐਜਿਸੁਮਹਿਸਾਚਾਨਾਉ॥ਭੈਸਚਿਰਾਤੀਦੇਹੁਰੀਜਿਹ
ਵਾਸਚੁਸੁਆਉ॥ਸਚੀਨਦਰਿਨਿਹਾਲੀਐਬਹੁੜਿਨਪਾਵੈਤਾਉ॥੨॥ਸਾਚੇਤੇਪਵਨਾਭਇ
ਆਪਵਨੈਤੇਜਲੁਹੋਇ॥ਜਲਤੇਤ੍ਰਿਭਵਣੁਸਾਜਿਆਘਟਿਘਟਿਜੋਤਿਸਮੋਇ॥ਨਿਰਮ
ਲੁਮੈਲਾਨਾਥੀਐਸਬਦਿਰਤੇਪਤਿਹੋਇ॥੩॥ਇਹੁਮਨੁਸਾਚਿਸੰਤੋਖਿਆਨਦਰਿਕਰੇਤਿਸੁਮਾ
ਹਿ॥ਪੰਚਭੂਤਸਚਿਭੈਰਤੇਜੋਤਿਸਚੀਮਨਮਾਹਿ॥ਨਾਨਕਅਉਗਣਵੀਸਰੇਗੁਰਿਰਾਖੇਪਤਿਤਾਹਿ॥

੪॥੧੫॥ਸਿਰੀਰਾਗੁਮਹਲਾ ੧ ॥ਨਾਨਕਬੇੜੀਸਚਕੀਤਰੀਐਗੁਰਵੀਚਾਰਿ॥ਇਕਿ
ਆਵਹਿਇਕਿਜਾਵਹੀਪੂਰਿਭਰੇਅਹੰਕਾਰਿ॥ਮਨਹਠਿਮਤੀਬੂਡੀਐਗੁਰਮੁਖਿਸਚੁਸੁਤਾਰਿ॥
੧॥ਗੁਰਬਿਨੁਕਿਉਤਰੀਐਸੁਖੁਹੋਇ॥ਜਿਉਭਾਵੈਤਿਉਰਾਖੁਤੂਮੈਅਵਰੁਨਦੂਜਾਕੋਇ॥੧॥
ਰਹਾਉ॥ਆਗੈਦੇਖਉਡਉਜਲੈਪਾਛੈਹਰਿਓਅੰਗੂਰੁ॥ਜਿਸਤੇਉਪਜੈਤਿਸਤੇਬਿਨਸੈਘਟਿ
ਘਟਿਸਚੁਭਰਪੂਰਿ॥ਆਪੇਮੇਲਿਮਿਲਾਵਹੀਸਾਚੈਮਹਲਿਹਦੂਰਿ॥੨॥ਸਾਹਿਸਾਹਿ
ਤੁਝੁਸੰਮਲਾਕਦੇਨਵਿਸਾਰੇਉ॥ਜਿਉਜਿਉਸਾਹਿਬੁਮਨਿਵਸੈਗੁਰਮੁਖਿਅੰਮ੍ਰਿਤੁਪੇਉ॥ਮਨੁ
ਤਨੁਤੇਰਾਤੂਧਣੀਗਰਬੁਨਿਵਾਰਿਸਮੇਉ॥੩॥ਜਿਨਿਏਹੁਜਗਤੁਉਪਾਇਆ॥ਤ੍ਰਿਭਵਣੁਕਰਿ
ਆਕਾਰੁ॥ਗੁਰਮੁਖਿਚਾਨਣੁਜਾਣੀਐਮਨਮੁਖਿਮੁਘਧੁਗੁਬਾਰੁ॥ਘਟਿਘਟਿਜੋਤਿਨਿਰੰਤ
ਰੀਬੂਝੈਗੁਰਮਤਿਸਾਰੁ॥੪॥ਗੁਰਮੁਖਿਜਿਨੀਜਾਣਿਆਤਿਨਕੀਚੈਸਾਬਾਸਿ॥ਸਚੇਸੇਤੀ
ਰਲਿਮਿਲੇਸਚੇਗੁਣਪਰਗਾਸਿ॥ਨਾਨਕਨਾਮਿਸੰਤੋਖੀਆਜੀਉਪਿੰਡੁਪ੍ਰਭਪਾਸਿ॥੫॥
੧੬॥ਸਿਰੀਰਾਗੁਮਹਲਾ ੧ ॥ਸੁਣਿਮਨਮਿਤ੍ਰਪਿਆਰਿਆਮਿਲੁਵੇਲਾਹੈ
ਏਹ॥ਜਬਲਗੁਜੋਬਨਿਸਾਸੁਹੈਤਬਲਗੁਇਹੁਤਨੁਦੇਹ॥ਬਿਨੁਗੁਣਕਾਮਿਨਆਵਈਢ
ਹਿਢੇਰੀਤਨੁਖੇਹ॥੧॥ਮੇਰੇਮਨਲੈਲਾਹਾਘਰਿਜਾਹਿ॥ਗੁਰਮੁਖਿਨਾਮੁਸਲਾਹੀਐਹਉਮੈਨਿ
ਵਰੀਭਾਹਿ॥੧॥ਰਹਾਉ॥ਸੁਣਿਸੁਣਿਗੰਢਣੁਗੰਢੀਐਲਿਖਿਪੜਿਬੁਝਹਿਭਾਰੁ॥ਤ੍ਰਿ
ਸਨਾਅਹਿਨਿਸਿਅਗਲੀਹਉਮੈਰੋਗੁਵਿਕਾਰੁ॥ਓਹੁਵੇਪਰਵਾਹੁਅਤੋਲਵਾਗੁਰਮਤਿਕੀ
ਮਤਿਸਾਰੁ॥੨॥ਲਖਸਿਆਣਪਜੇਕਰੀਲਖਸਿਉਪ੍ਰੀਤਿਮਿਲਾਪੁ॥ਬਿਨੁਸੰਗਤਿਸਾਧਨ
ਧ੍ਰਾਪੀਆ॥ਬਿਨੁਨਾਵੈਦੂਖਸੰਤਾਪੁ॥ਹਰਿਜਪਿਜੀਅਰੇਛੁਟੀਐਗੁਰਮੁਖਿਚੀਨੈਆਪੁ॥੩॥
ਤਨੁਮਨੁਗੁਰਪਹਿਵੇਚਿਆਮਨੁਦੀਆਸਿਰੁਨਾਲਿ॥ਤ੍ਰਿਭਵਣੁਖੋਜਿਢੰਢੋਲਿਆਗੁਰ
ਮੁਖਿਖੋਜਿਨਿਹਾਲਿ॥ਸਤਗੁਰਿਮੇਲਿਮਿਲਾਇਆਨਾਨਕਸੋਪ੍ਰਭੁਨਾਲਿ॥੪॥੧੭॥
ਸਿਰੀਰਾਗੁਮਹਲਾ ੧ ॥ਮਰਣੈਕੀਚਿੰਤਾਨਹੀਜੀਵਣਕੀਨਹੀਆਸ॥ਤੂ
ਸਰਬਜੀਆਪ੍ਰਤਿਪਾਲਹੀਲੇਖੈਸਾਸਗਿਰਾਸ॥ਅੰਤਰਿਗੁਰਮੁਖਿਤੂਵਸਹਿਜਿ

ਉਭਾਵੈਤਿਉਨਿਰਜਾਸਿ॥੧॥ਜੀਅਰੇਰਾਮਜਪਤਮਨੁਮਾਨੁ॥ਅੰਤਰਿਲਾਗੀਜਲਿਬੁਝੀ
ਪਾਇਆਗੁਰਮੁਖਿਗਿਆਨੁ॥੧॥ਰਹਾਉ॥ਅੰਤਰਕੀਗਤਿਜਾਣੀਐਗੁਰਮਿਲੀਐਸੰਕ
ਉਤਾਰਿ॥ਮੁਇਆਜਿਤੁਘਰਿਜਾਈਐਤਿਤੁਜੀਵਦਿਆਮਰੁਮਾਰਿ॥ਅਨਹਦਸਬਦਿ
ਸੁਹਾਵਣੇਪਾਈਐਗੁਰਵੀਚਾਰਿ॥੨॥ਅਨਹਦਬਾਣੀਪਾਈਐਤਹਹਉਮੈਹੋਇਬਿਨਾਸੁ॥
ਸਤਗੁਰੁਸੇਵੇਆਪਣਾਹਉਸਦਕੁਰਬਾਣੈਤਾਸੁ॥ਖੜਿਦਰਗਹਪੈਨਾਈਐਮੁਖਿਹਰਿਨਾਮ
ਨਿਵਾਸੁ॥੩॥ਜਹਦੇਖਾਤਹਰਵਿਰਹੇਸਿਵਸਕਤੀਕਾਮੇਲੁ॥ਤ੍ਰਿਹੁਗੁਣਬੰਧੀਦੇਹੁਰੀਜੋ
ਆਇਆਜਗਿਸੋਖੇਲੁ॥ਵਿਜੋਗੀਦੁਖਿਵਿਛੁੜੇਮਨਮੁਖਿਲਹਹਿਨਮੇਲੁ॥੪॥ਮਨੁ
ਬੈਰਾਗੀਘਰਿਵਸੈਸਚਿਭੈਰਾਤਾਹੋਇ॥ਗਿਆਨਮਹਾਰਸੁਭੋਗਵੈਬਾਹੁੜਿਭੂਖਨਹੋਇ॥
ਨਾਨਕਇਹੁਮਨੁਮਾਰਿਮਿਲੁਭੀਫਿਰਿਦੁਖੁਨਹੋਇ॥੫॥੧੮॥ਸਿਰੀਰਾਗੁਮਹਲਾ ੧
॥ਏਹੁਮਨੋਮੂਰਖੁਲੋਭੀਆਲੋਭੇਲਗਾਲੋਭਾਨੁ॥ਸਬਦਿਨਭੀਜੈਸਾਕਤਾਦੁਰਮਤਿਆ
ਵਨੁਜਾਨੁ॥ਸਾਧੂਸਤਗੁਰੁਜੇਮਿਲੈਤਾਪਾਈਐਗੁਣੀਨਿਧਾਨੁ॥੧॥ਮਨਰੇਹਉਮੈਛੋਡਿਗੁ
ਮਾਨੁ॥ਹਰਿਗੁਰੁਸਰਵਰੁਸੇਵਿਤੂਪਾਵਹਿਦਰਗਹਮਾਨੁ॥੧॥ਰਹਾਉ॥ਰਾਮਨਾਮੁਜਪਿਦਿਨ
ਸੁਰਾਤਿਗੁਰਮੁਖਿਹਰਿਧਨੁਜਾਨੁ॥ਸਭਿਸੁਖਹਰਿਰਸਭੋਗਣੇਸੰਤਸਭਾਮਿਲਿਗਿਆਨੁ॥ਨਿ
ਤਿਅਹਿਨਿਸਿਹਰਿਪ੍ਰਭੁਸੇਵਿਆਸਤਗੁਰਿਦੀਆਨਾਮੁ॥੨॥ਕੂਕਰਕੂੜੁਕਮਾਈਐਗੁਰਨਿੰ
ਦਾਪਚੈਪਚਾਨੁ॥ਭਰਮੇਭੂਲਾਦੁਖੁਘਣੋਜਮੁਮਾਰਿਕਰੈਖੁਲਹਾਨੁ॥ਮਨਮੁਖਿਸੁਖੁਨਪਾਈ
ਐਗੁਰਮੁਖਿਸੁਖੁਸੁਭਾਨੁ॥੩॥ਐਥੈਧੰਧੁਪਿਟਾਈਐਸਚੁਲਿਖਤੁਪਰਵਾਨੁ॥ਹਰਿਸਜ
ਣੁਗੁਰੁਸੇਵਦਾਗੁਰਕਰਣੀਪਰਧਾਨੁ॥ਨਾਨਕਨਾਮੁਨਵੀਸਰੈਕਰਮਿਸਚੈਨੀਸਾਣੁ॥੪॥੧੯
॥ਸਿਰੀਰਾਗੁਮਹਲਾ ੧ ॥ਇਕੁਤਿਲੁਪਿਆਰਾਵੀਸਰੈਰੋਗੁਵਡਾਮਨਮਾਹਿ॥ਕਿ
ਉਦਰਗਹਪਤਿਪਾਈਐਜਾਹਰਿਨਵਸੈਮਨਮਾਹਿ॥ਗੁਰਿਮਿਲਿਐਸੁਖੁਪਾਈਐਅਗ
ਨਿਮਰੈਗੁਣਮਾਹਿ॥੧॥ਮਨਰੇਅਹਿਨਿਸਿਹਰਿਗੁਣਸਾਰਿ॥ਜਿਨਖਿਨੁਪਲੁਨਾਮੁਨਵੀਸਰੈ
ਤੇਜਨਵਿਰਲੇਸੰਸਾਰਿ॥੧॥ਰਹਾਉ॥ਜੋਤੀਜੋਤਿਮਿਲਾਈਐਸੁਰਤੀਸੁਰਤਿਸੰਜੋਗੁ॥

ਹੰਸਾਹਉਮੈਗਤੁਗਏਨਾਹੀਸਹਸਾਸੋਗੁ॥ਗੁਰਮੁਖਿਜਿਸੁਹਰਿਮਨਿਵਸੈਤਿਸੁਮੇਲੇਗੁਰੁਸੰ
ਜੋਗੁ॥੨॥ਕਾਇਆਕਾਮਣਿਜੇਕਰੀਭੋਗੇਭੋਗਣਹਾਰੁ॥ਤਿਸੁਸਿਉਨੇਹੁਨਕੀਜਈਜੋਦੀ
ਸੈਚਲਣਹਾਰੁ॥ਗੁਰਮੁਖਿਰਵਹਿਸੋਹਾਗਣੀਸੋਪ੍ਰਭੁਸੇਜਭਤਾਰੁ॥੩॥ਚਾਰੇਅਗਨਿ
ਨਿਵਾਰਿਮਰੁਗੁਰਮੁਖਿਹਰਿਜਲੁਪਾਇ॥ਅੰਤਰਿਕਮਲੁਪ੍ਰਗਾਸਿਆਅੰਮ੍ਰਿਤੁਭਰਿਆ
ਅਘਾਇ॥ਨਾਨਕਸਤਗੁਰੁਮੀਤੁਕਰਿਸਚੁਪਾਵਹਿਦਰਗਹਜਾਇ॥੪॥੨੦॥ਸਿਰੀ
ਰਾਗੁਮਹਲਾ੧ ॥ਹਰਿਹਰਿਜਪਹੁਪਿਆਰਿਆਗੁਰਮਤਿਲੇਹਰਿਬੋਲਿ॥ਮਨੁ
ਸਚਕਸਵਟੀਲਾਈਐਤੁਲੀਐਪੂਰੈਤੋਲਿ॥ਕੀਮਤਿਕਿਨੈਨਪਾਈਐਰਿਦਮਾਣਕਮੋਲਿ
ਅਮੋਲਿ॥੧॥ਭਾਈਰੇਹਰਿਹੀਰਾਗੁਰਮਾਹਿ॥ਸਤਸੰਗਤਿਸਤਗੁਰੁਪਾਈਐਅਹਿਨਿਸਿਸਬਦਿ
ਸਲਾਹਿ॥੧॥ਰਹਾਉ॥ਸਚੁਵਖਰੁਧਨੁਰਾਸਿਲੈਪਾਈਐਗੁਰਪਰਗਾਸਿ॥ਜਿਉਅਗਨਿਮ
ਰੈਜਲਿਪਾਇਐਤਿਉਤ੍ਰਿਸਨਾਦਾਸਨਿਦਾਸਿ॥ਜਮਜੰਦਾਰੁਨਲਗਈਇਉਭਉਜਲੁਤਰੈਤ
ਰਾਸਿ॥੨॥ਗੁਰਮੁਖਿਕੂੜੁਨਭਾਵਈਸਚਿਰਤੇਸਚਭਾਇ॥ਸਾਕਤਸਚੁਨਭਾਵਈਕੂੜੈਕੂ
ੜੀਪਾਂਇ॥ਸਚਿਰਤੇਗੁਰਿਮੇਲਿਐਸਚੇਸਚਿਸਮਾਇ॥੩॥ਮਨਮਹਿਮਾਣਕੁਲਾਲੁਨਾਮੁ
ਰਤਨੁਪਦਾਰਥੁਹੀਰੁ॥ਸਚੁਵਖਰੁਧਨੁਨਾਮੁਹੈਘਟਿਘਟਿਗਹਿਰਗੰਭੀਰੁ॥ਨਾਨਕਗੁਰਮੁਖਿ
ਪਾਈਐਦਇਆਕਰੇਹਰਿਹੀਰੁ॥੪॥੨੧॥ਸਿਰੀਰਾਗੁਮਹਲਾ੧ ॥ਭਰਮੇਭਾਹਿ
ਨਵਿਝਵੈਜੇਭਵੈਦਿਸੰਤਰਦੇਸੁ॥ਅੰਤਰਿਮੈਲੁਨਉਤਰੈਧ੍ਰਿਗੁਜੀਵਣੁਧ੍ਰਿਗੁਵੇਸੁ॥ਹੋਰੁਕਿ
ਤੈਭਗਤਿਨਹੋਵਈਬਿਨੁਸਤਿਗੁਰਕੇਉਪਦੇਸ॥੧॥ਮਨਰੇਗੁਰਮੁਖਿਅਗਨਿਨਿਵਾਰਿ॥ਗੁ
ਰਕਾਕਹਿਆਮਨਿਵਸੈਹਉਮੈਤ੍ਰਿਸਨਾਮਾਰਿ॥੧॥ਰਹਾਉ॥ਮਨੁਮਾਣਕੁਨਿਰਮੋਲੁਹੈਰਾਮ
ਨਾਮਿਪਤਿਪਾਇ॥ਮਿਲਿਸਤਸੰਗਤਿਹਰਿਪਾਈਐਗੁਰਮੁਖਿਹਰਿਲਿਵਲਾਇ॥ਆਪੁ
ਗਇਆਸੁਖੁਪਾਇਆਮਿਲਿਸਲਲੈਸਲਲਸਮਾਇ॥੨॥ਜਿਨਿਹਰਿਹਰਿਨਾਮੁਨ
ਚੇਤਿਓਸੁਅਉਗੁਣਿਆਵੈਜਾਇ॥ਜਿਸੁਸਤਗੁਰੁਪੁਰਖੁਨਭੇਟਿਓਸੁਭਉਜਲਿਪਚੈ
ਪਚਾਇ॥ਇਹੁਮਾਣਕੁਜੀਉਨਿਰਮੋਲੁਹੈਇਉਕਉਡੀਬਦਲੈਜਾਇ॥੩॥ਜਿੰਨਾਸਤਗੁ

ਰੁਜਿਮਿਲੇਸੇਪੂਰੇਪੁਰਖਸੁਜਾਣ॥ਗੁਰਿਮਿਲਿਭਉਜਲੁਲੰਘੀਐਦਰਗਹਪਤਿਪਰਵਾਣੁ ੧੨
॥ਨਾਨਕਤੇਮੁਖਉਜਲੇਧੁਨਿਉਪਜੈਸਬਦੁਨੀਸਾਣੁ॥੪॥੨੨॥ਸਿਰੀਰਾਗੁਮਹਲਾ੧
॥ਵਣਜੁਕਰਹੁਵਣਜਾਰਿਹੋਵਖਰੁਲੇਹੁਸਮਾਲਿ॥ਤੈਸੀਵਸਤੁਵਿਸਾਹੀਐਜੈਸੀਨਿਬਹੈਨਾ
ਲਿ॥ਅਗੈਸਾਹੁਸੁਜਾਣੁਹੈਲੈਸੀਵਸਤੁਸਮਾਲਿ॥੧॥ਭਾਈਰੇਰਾਮੁਕਹਹੁਚਿਤੁਲਾਇ॥ਹ
ਰਿਜਸੁਵਖਰੁਲੈਚਲਹੁਸਹੁਦੇਖੈਪਤੀਆਇ॥੧॥ਰਹਾਉ॥ਜਿਨਾਰਾਸਿਨਸਚੁਹੈਕਿਉਤਿਨ
ਸੁਖੁਹੋਇ॥ਖੋਟੈਵਣਜਿਵਣੰਜਿਐਮਨੁਤਨੁਖੋਟਾਹੋਇ॥ਫਾਹੀਫਾਥੇਮਿਰਗਜਿਉਦੂਖ
ਘਣੋਨਿਤਰੋਇ॥੨॥ਖੋਟੇਪੋਤੈਨਾਪਵਹਿਤਿਨਹਰਿਗੁਰਦਰਸੁਨਹੋਇ॥ਖੋਟੇਜਾਤਿਨਪਤਿਹੈ
ਖੋਟਿਨਸੀਝਸਿਕੋਇ॥ਖੋਟੇਖੋਟੁਕਮਾਵਣਾਆਇਗਇਆਪਤਿਖੋਇ॥੩॥ਨਾਨਕਮਨੁ
ਸਮਝਾਈਐਗੁਰਕੈਸਬਦਿਸਾਲਾਹ॥ਰਾਮਨਾਮਰੰਗਿਰਤਿਆਭਾਰੁਨਭਰਮੁਤਿਨਾਹ॥ਹਰਿਜ
ਪਿਲਾਹਾਅਗਲਾਨਿਰਭਉਹਰਿਮਨਮਾਹ॥੪॥੨੩॥ਸਿਰੀਰਾਗੁਮਹਲਾ੧ ਘਰੁ੨
॥ਧਨੁਜੋਬਨੁਅਰੁਫੁਲੜਾਨਾਠੀਅੜੇਦਿਨਚਾਰਿ॥ਪਬਣਿਕੇਰੇਪਤਜਿਉਢਲਿਢੁਲਿਜੁ
ਮਣਹਾਰ॥੧॥ਰੰਗੁਮਾਣਿਲੈਪਿਆਰਿਆਜਾਜੋਬਨੁਨਉਹੁਲਾ॥ਦਿਨਥੋੜੜੇਥਕੇਭਇਆਪੁ
ਰਾਣਾਚੋਲਾ॥੧॥ਰਹਾਉ॥ਸਜਣਮੇਰੇਰੰਗੁਲੇਜਾਇਸੁਤੇਜੀਰਾਣਿ॥ਹੰਭੀਵੰਵਾਦੁਮਣੀਰੋਵ
ਾਂਝੀਣੀਬਾਣਿ॥੨॥ਕੀਨਸੁਣੇਹੀਗੋਰੀਏਆਪਣਕੰਨੀਸੋਇ॥ਲਗੀਆਵਹਿਸਾਹੁਰੈਨਿਤਨ
ਪੇਈਆਹੋਇ॥੩॥ਨਾਨਕਸੁਤੀਪੇਈਐਜਾਣੁਵਿਰਤੀਸੰਨਿ॥ਗੁਣਾਗਵਾਈਗੰਠੜੀਅਵ
ਗਣਚਲੀਬੰਨਿ॥੪॥੧॥੨੪॥ਸਿਰੀਰਾਗੁਮਹਲਾ੧ ਘਰੁ ਦੂਜਾ॥੨ ॥ਆਪੇ
ਰਸੀਆਆਪਿਰਸੁਆਪੇਰਾਵਣਹਾਰੁ॥ਆਪੇਹੋਵੈਚੋਲੜਾਆਪੇਸੇਜਭਤਾਰੁ॥੧॥ਰੰਗਿਰਤ
ਾਮੇਰਾਸਾਹਿਬੁਰਵਿਰਹਿਆਭਰਪੂਰਿ॥੧॥ਰਹਾਉ॥ਆਪੇਮਾਛੀਮਛੁਲੀਆਪੇਪਾਣੀਜਾਲੁ॥
ਆਪੇਜਾਲਮਣਕੜਾਆਪੇਅੰਦਰਿਲਾਲੁ॥੨॥ਆਪੇਬਹੁਬਿਧਿਰੰਗੁਲਾਸਖੀਏਮੇਰ
ਾਲਾਲੁ॥ਨਿਤਰਵੈਸੋਹਾਗਣੀਦੇਖੁਹਮਾਰਾਹਾਲੁ॥੩॥ਪ੍ਰਣਵੈਨਾਨਕੁਬੇਨਤੀਤੂਸਰਵਰੁਤੂ
ਹੰਸੁ॥ਕਉਲੁਤੂਹੈਕਵੀਆਤੂਹੈਆਪੇਵੇਖਿਵਿਗਸੁ॥੪॥੨॥੨੫॥ਸਿਰੀਰਾਗੁਮਹਲਾ੧

ਘਰੁ ੩ ॥ਇਹੁਤਨੁਧਰਤੀਬੀਜੁਕਰਮਾਕਰੋਸਲਿਲਆਪਾਉਸਾਰਿੰਗਪਾਣੀ॥ਮ
ਨੁਕਿਰਸਾਣੁਹਰਿਰਿਦੈਜੰਮਾਇਲੈਇਉਪਾਵਸਿਪਦੁਨਿਰਬਾਣੀ॥੧॥ਕਾਹੇਗਰਬਸਿਮੂੜੇ
ਮਾਇਆ॥ਪਿਤਸੁਤੋਸਗਲਕਾਲਤ੍ਰਮਾਤਾਤੇਰੈਹੋਹਿਨਅੰਤਿਸਖਾਇਆ॥੧॥ਰਹਾਉ॥
ਬਿਖੈਬਿਕਾਰਦੁਸਟਕਿਰਖਾਕਰੇਇਨਤਜਿਆਤਮੈਹੋਇਧਿਆਈ॥ਜਪੁਤਪੁਸੰਜਮੁ
ਹੋਹਿਜਬਰਾਖੇਕਮਲੁਬਿਗਸੈਮਧੁਆਸ੍ਰਮਾਈ॥੨॥ਬੀਸਸਪਤਾਹਰੋਬਾਸਰੋਸੰਗ੍ਰਹੈਤੀ
ਨਿਖੋੜਾਨਿਤਕਾਲੁਸਾਰੈ॥ਦਸਅਠਾਰਮੈਅਪਰੰਪਰੋਚੀਨੈਕਹੈਨਾਨਕੁਇਵਏਕੁਤਾਰੈ॥
੩॥੨੬॥ਸਿਰੀਰਾਗੁਮਹਲਾ੧ ਘਰੁ ੩ ॥ਅਮਲੁਕਰਿਧਰਤੀਬੀਜੁਸਬ
ਦੋਕਰਿਸਚਕੀਆਬਨਿਤਦੇਹਿਪਾਣੀ॥ਹੋਇਕਿਰਸਾਣੁਈਮਾਨੁਜੰਮਾਇਲੈਭਿਸਤੁਦੋ
ਜਕੁਮੂੜੇਏਵਜਾਣੀ॥੧॥ਮਤੁਜਾਣਸਹਿਗਲੀਪਾਇਆ॥ਮਾਲਕੈਮਾਣੈਰੂਪਕੀਸੋਭ
ਇਤੁਬਿਧੀਜਨਮੁਗਵਾਇਆ॥੧॥ਰਹਾਉ॥ਐਬਤਨਿਚਿਕੜੋਇਹੁਮਨੁਮੀਡਕੋਕਮ
ਲਕੀਸਾਰਨਹੀਮੂਲਿਪਾਈ॥ਭਉਰੁਉਸਤਾਦੁਨਿਤਭਾਖਿਆਬੋਲੇਕਿਉਬੂਝੈਜਾਨ
ਬੂਝਾਈ॥੨॥ਆਖਣੁਸੁਨਣਾਪਉਣਕੀਬਾਣੀਇਹੁਮਨੁਰਤਾਮਾਇਆ॥ਖਸਮ
ਕੀਨਦਰਿਦਿਲਹਿਪਸਿੰਦੇਜਿਨੀਕਰਿਏਕੁਧਿਆਇਆ॥੩॥ਤੀਹਕਰਿਰਖੇਪੰਜਕ
ਰਿਸਾਥੀਨਾਉਸੈਤਾਨੁਮਤੁਕਟਿਜਾਈ॥ਨਾਨਕੁਆਖੈਰਾਹਿਪੈਚਲਣਾਮਾਲੁਧਨੁਕਿਤ
ਕੂਸੰਜਿਆਹੀ॥੪॥੨੭॥ਸਿਰੀਰਾਗੁਮਹਲਾ੧ ਘਰੁ ੪ ॥ਸੋਈਮਉਲਾ
ਜਿਨਿਜਗੁਮਉਲਿਆਹਰਿਆਕੀਆਸੰਸਾਰੋ॥ਆਬਖਾਕੁਜਿਨਿਬੰਧਿਰਹਾਈਧੰ
ਨੁਸਿਰਜਣਹਾਰੋ॥੧॥ਮਰਣਾਮੁਲਾਮਰਣਾ॥ਭੀਕਰਤਾਰਹੁਡਰਣਾ॥੧॥ਰਹਾਉ॥ਤਾਤੂ
ਮੁਲਾਤਾਤੂਕਾਜੀਜਾਣਹਿਨਾਮੁਖੁਦਾਈ॥ਜੇਬਹੁਤੇਰਾਪੜਿਆਹੋਵਹਿਕੋਰਹੈਨਭਰੀ
ਐਪਾਈ॥੨॥ਸੋਈਕਾਜੀਜਿਨਿਆਪੁਤਜਿਆਇਕੁਨਾਮੁਕੀਆਆਧਾਰੋ॥ਹੈਭੀਹੋ
ਸੀਜਾਇਨਜਾਸੀਸਚਾਸਿਰਜਣਹਾਰੋ॥੩॥ਪੰਜਵਖਤਨਿਵਾਜਗੁਜਾਰਹਿਪੜਹਿਕ
ਤੇਬਕੁਰਾਣਾ॥ਨਾਨਕੁਆਖੈਗੋਰਸਦੇਈਰਹਿਓਪੀਣਾਖਾਣਾ॥੪॥੨੮॥ਸਿਰੀਰਾਗੁਮ

ਹਲਾ੧ ਘਰੁ ੪ ॥ਏਕੁਸੁਆਨੁਦੁਇਸੁਆਨੀਨਾਲਿ॥ਭਲਕੇਭਉਕਹਿਸਦਾਬਇਆ ੧੩
ਲਿ॥ਕੂੜੁਛੁਰਾਮੁਠਾਮੁਰਦਾਰੁ॥ਧਾਣਕਰੂਪਿਰਹਾਕਰਤਾਰ॥੧॥ਮੈਪਤਿਕੀਪੰਦਿਨਕਰਣੀਕੀਕਾ
ਰ॥ਹਉਬਿਗੜੈਰੂਪਿਰਹਾਬਿਕਰਾਲ॥ਤੇਰਾਏਕੁਨਾਮੁਤਾਰੇਸੰਸਾਰੁ॥ਮੈਏਹਾਆਸਏਹੋਆਧਾਰੁ॥
੧॥ਰਹਾਉ॥ਮੁਖਿਨਿੰਦਾਆਖਾਦਿਨੁਰਾਤਿ॥ਪਰਘਰੁਜੋਹੀਨੀਚਸਨਾਤਿ॥ਕਾਮੁਕ੍ਰੋਧੁਤਨਿਵ
ਸਹਿਚੰਡਾਲ॥ਧਾਣਕਰੂਪਿਰਹਾਕਰਤਾਰ॥੨॥ਫਾਹੀਸੁਰਤਿਮਲੂਕੀਵੇਸੁ॥ਹਉਠਗਵਾੜਾ
ਠਗੀਦੇਸੁ॥ਖਰਾਸਿਆਣਾਬਹੁਤਾਭਾਰੁ॥ਧਾਣਕਰੂਪਿਰਹਾਕਰਤਾਰ॥੩॥ਮੈਕੀਤਾਨਜਾਤਾਹ
ਰਾਮਖੋਰੁ॥ਹਉਕਿਆਮੁਹੁਦੇਸਾਦੁਸਟੁਚੋਰੁ॥ਨਾਨਕੁਨੀਚੁਕਹੈਬੀਚਾਰੁ॥ਧਾਣਕਰੂਪਿਰਹਾਕ
ਰਤਾਰ॥੪॥੨੯॥ਸਿਰੀਰਾਗੁਮਹਲਾ੧ ਘਰੁ ੪ ॥ਏਕਾਸੁਰਤਿਜੇਤੇਹੈਜੀਅ॥ਸੁ
ਰਤਿਵਿਹੂਣਾਕੋਇਨਕੀਅ॥ਜੇਹੀਸੁਰਤਿਤੇਹਾਤਿਨਰਾਹੁ॥ਲੇਖਾਇਕੋਆਵਹੁਜਾਹੁ॥੧॥ਕਾਹੇ
ਜੀਅਕਰਹਿਚਤੁਰਾਈ॥ਲੇਵੈਦੇਵੈਢਿਲਨਪਾਈ॥੧॥ਰਹਾਉ॥ਤੇਰੇਜੀਅਜੀਆਕਾਤੋਹਿ॥
ਕਿਤਕਉਸਾਹਿਬਆਵਹਿਰੋਹਿ॥ਜੇਤੂਸਾਹਿਬਆਵਹਿਰੋਹਿ॥ਤੂਓਨਾਕਾਤੇਰੇਓਹਿ॥੨॥ਅ
ਸੀਬੋਲਵਿਗਾੜਵਿਗਾੜਹਬੋਲ॥ਤੂਨਦਰੀਅੰਦਰਿਤੋਲਹਿਤੋਲ॥ਜਹਕਰਣੀਤਹਪੂਰੀਮ
ਤਿ॥ਕਰਣੀਬਾਝਹੁਘਟੇਘਟਿ॥੩॥ਪ੍ਰਣਵਤਿਨਾਨਕਗਿਆਨੀਕੈਸਾਹੋਇ॥ਆਪੁਪਛਾ
ਣੈਬੂਝੈਸੋਇ॥ਗੁਰਪਰਸਾਦਿਕਰੇਬੀਚਾਰੁ॥ਸੋਗਿਆਨੀਦਰਗਹਪਰਵਾਣੁ॥੪॥੩੦॥ਸਿਰੀ
ਰਾਗੁਮਹਲਾ੧ ਘਰੁ ੪ ॥ਤੂਦਰੀਆਉਦਾਨਾਬੀਨਾਮੈਮਛੁਲੀਕੈਸੇਅੰਤੁਲਹਾ॥
ਜਹਜਹਦੇਖਾਤਹਤਹਤੂਹੈਤੁਝਤੇਨਿਕਸੀਫੂਟਿਮਰਾ॥੧॥ਨਜਾਣਾਮੇਉਨਜਾਣਾਜਾਲੀ॥ਜਾ
ਦੁਖੁਲਾਗੈਤਾਤੁਝੈਸਮਾਲੀ॥੧॥ਰਹਾਉ॥ਤੂਭਰਪੂਰਿਜਾਨਿਆਮੈਦੂਰਿ॥ਜੋਕਛੁਕਰੀਸੁਤੇਰੈ
ਹਦੂਰਿ॥ਤੂਦੇਖਹਿਹਉਮੁਕਰਿਪਾਉ॥ਤੇਰੈਕੰਮਿਨਤੇਰੈਨਾਇ॥੨॥ਜੇਤਾਦੇਹਿਤੇਤਾਹਉਖਾਉ॥
ਬਿਆਦਰੁਨਾਹੀਕੈਦਰਿਜਾਉ॥ਨਾਨਕੁਏਕਕਹੈਅਰਦਾਸਿ॥ਜੀਉਪਿੰਡੁਸਭੁਤੇਰੈਪਾਸਿ॥੩॥
ਆਪੇਨੇੜੈਦੂਰਿਆਪੇਹੀਆਪੇਮੰਝਿਮਿਆਨੋ॥ਆਪੇਵੇਖੈਸੁਣੇਆਪੇਹੀਕੁਦਰਤਿਕਰੇਜਹਾਨੋ॥
ਜੋਤਿਸੁਭਾਵੈਨਾਨਕਾਹੁਕਮੁਸੋਈਪਰਵਾਨੋ॥੪॥੩੧॥ਸਿਰੀਰਾਗੁਮਹਲਾ੧ ਘਰੁ ੪ ॥

ਕੀਤਾ ਕਹਾ ਕਰੇ ਮਨਿ ਮਾਨੁ ॥ ਦੇਵਣਹਾਰੇ ਕੈ ਹਥਿ ਦਾਨੁ ॥ ਭਾਵੈ ਦੇਇ ਨ ਦੇਈ ਸੋਇ ॥ ਕੀਤੇ ਕੈ ਕਹਿ
ਐ ਕਿਆ ਹੋਇ ॥੧॥ ਆਪੇ ਸਚੁ ਭਾਵੈ ਤਿਸੁ ਸਚੁ ॥ ਅੰਧਾ ਕਚਾ ਕਚੁ ਨਿਕਚੁ ॥੧॥ ਰਹਾਉ ॥ ਜਾ
ਕੇ ਰੁਖ ਬਿਰਖ ਆਰਾਉ ॥ ਜੇਹੀ ਧਾਤੁ ਤੇਹਾ ਤਿਨ ਨਾਉ ॥ ਫੁਲੁ ਭਾਉ ਫਲੁ ਲਿਖਿਆ ਪਾਇ ॥ ਆਪਿ
ਬੀਜਿ ਆਪੇ ਹੀ ਖਾਇ ॥੨॥ ਕਚੀ ਕੰਧ ਕਚਾ ਵਿਚਿ ਰਾਜੁ ॥ ਮਤਿ ਅਲੂਣੀ ਫਿਕਾ ਸਾਦੁ ॥ ਨਾਨਕ ਆ
ਣੇ ਆਵੈ ਰਾਸਿ ॥ ਵਿਣੁ ਨਾਵੈ ਨਾਹੀ ਸਾਬਾਸਿ ॥੩॥੩੨॥ ਸਿਰੀਰਾਗੁ ਮਹਲਾ ੧ ਘਰੁ ੫ ॥
ਅਛਲ ਛਲਾਈ ਨਹ ਛਲੈ ਨਹ ਘਾਉ ਕਟਾਰਾ ਕਰਿ ਸਕੈ ॥ ਜਿਉ ਸਾਹਿਬੁ ਰਾਖੈ ਤਿਉ ਰਹੈ ਇਸੁ ਲੋਭੀ
ਕਾ ਜੀਉ ਟਲ ਪਲੈ ॥੧॥ ਬਿਨੁ ਤੇਲ ਦੀਵਾ ਕਿਉ ਜਲੈ ॥੧॥ ਰਹਾਉ ॥ ਪੋਥੀ ਪੁਰਾਣ ਕਮਾਈਐ ॥ ਭਉ
ਵਟੀ ਇਤੁ ਤਨਿ ਪਾਈਐ ॥ ਸਚੁ ਬੂਝਣੁ ਆਣਿ ਜਲਾਈਐ ॥੨॥ ਇਹੁ ਤੇਲੁ ਦੀਵਾ ਇਉ ਜਲੈ ॥
ਕਰਿ ਚਾਨਣੁ ਸਾਹਿਬ ਤਉ ਮਿਲੈ ॥੧॥ ਰਹਾਉ ॥ ਇਤੁ ਤਨਿ ਲਾਗੈ ਬਾਣੀਆ ॥ ਸੁਖੁ ਹੋਵੈ ਸੇਵ ਕਮਾਣੀ
ਆ ॥ ਸਭ ਦੁਨੀਆ ਆਵਣ ਜਾਣੀਆ ॥੩॥ ਵਿਚਿ ਦੁਨੀਆ ਸੇਵ ਕਮਾਈਐ ॥ ਤਾ ਦਰਗਹ ਬੈਸਣੁ
ਪਾਈਐ ॥ ਕਹੁ ਨਾਨਕ ਬਾਹ ਲੁਡਾਈਐ ॥੪॥੩੩॥

ਸਿਰੀਰਾਗੁ ਮਹਲਾ ੩ ਘਰੁ ੧ ੴ ਸਤਿਗੁਰ ਪ੍ਰਸਾਦਿ ॥

ਹਉ ਸਤਿਗੁਰੁ ਸੇਵੀ ਆਪਣਾ ਇਕ ਮਨਿ ਇਕ ਚਿਤਿ ਭਾਇ ॥ ਸਤਿਗੁਰੁ ਮਨ ਕਾਮਨਾ ਤੀਰਥੁ ਹੈ ਜਿਸ ਨੋ
ਦੇਇ ਬੁਝਾਇ ॥ ਮਨ ਚਿੰਦਿਆ ਵਰੁ ਪਾਵਣਾ ਜੋ ਇਛੈ ਸੋ ਫਲੁ ਪਾਇ ॥ ਨਾਉ ਧਿਆਈਐ ਨਾਉ ਮੰ
ਗੀਐ ਨਾਮੇ ਸਹਜਿ ਸਮਾਇ ॥੧॥ ਮਨ ਮੇਰੇ ਹਰਿ ਰਸੁ ਚਾਖੁ ਤਿਖ ਜਾਇ ॥ ਜਿਨੀ ਗੁਰਮੁਖਿ ਚਾਖਿਆ
ਸਹਜੇ ਰਹੇ ਸਮਾਇ ॥੧॥ ਰਹਾਉ ॥ ਜਿਨੀ ਸਤਿਗੁਰੁ ਸੇਵਿਆ ਤਿਨੀ ਪਾਇਆ ਨਾਮੁ ਨਿਧਾਨੁ ॥ ਅੰਤ
ਰਿ ਹਰਿ ਰਸੁ ਰਵਿ ਰਹਿਆ ਚੂਕਾ ਮਨਿ ਅਭਿਮਾਨੁ ॥ ਹਿਰਦੈ ਕਮਲੁ ਪ੍ਰਗਾਸਿਆ ਲਾਗਾ ਸਹਜਿ ਧਿ
ਆਨੁ ॥ ਮਨੁ ਨਿਰਮਲੁ ਹਰਿ ਰਵਿ ਰਹਿਆ ਪਾਇਆ ਦਰਗਹਿ ਮਾਨੁ ॥੨॥ ਸਤਿਗੁਰੁ ਸੇਵਨਿ ਆਪ
ਣਾ ਤੇ ਵਿਰਲੇ ਸੰਸਾਰਿ ॥ ਹਉਮੈ ਮਮਤਾ ਮਾਰਿ ਕੈ ਹਰਿ ਰਾਖਿਆ ਉਰ ਧਾਰਿ ॥ ਹਉ ਤਿਨ ਕੈ ਬਲਿ
ਹਾਰਣੈ ਜਿਨਾ ਨਾਮੇ ਲਗਾ ਪਿਆਰੁ ॥ ਸੇਈ ਸੁਖੀਏ ਚਹੁ ਜੁਗੀ ਜਿਨਾ ਨਾਮੁ ਅਖੁਟੁ ਅਪਾਰੁ ॥੩॥ ਗੁ
ਰ ਮਿਲਿਐ ਨਾਮੁ ਪਾਈਐ ਚੂਕੈ ਮੋਹ ਪਿਆਸ ॥ ਹਰਿ ਸੇਤੀ ਮਨੁ ਰਵਿ ਰਹਿਆ ਘਰ ਹੀ ਮਾਹਿ ਉਦਾ

ਸੁ ॥ ਜਿਨਾ ਹਰਿ ਕਾ ਸਾਦੁ ਆਇਆ ਹਉ ਤਿਨ ਬਲਿਹਾਰੈ ਜਾਸੁ ॥ ਨਾਨਕ ਨਦਰੀ ਪਾਈਐ ਸਚੁ
ਨਾਮੁ ਗੁਣਤਾਸੁ ॥੪॥੧॥੩੪॥ ਸਿਰੀਰਾਗੁ ਮਹਲਾ ੩ ॥ ਬਹੁ ਭੇਖ ਕਰਿ ਭਰਮਾਈਐ
ਮਨਿ ਹਿਰਦੈ ਕਪਟੁ ਕਮਾਇ ॥ ਹਰਿ ਕਾ ਮਹਲੁ ਨ ਪਾਵਈ ਮਰਿ ਵਿਸਟਾ ਮਾਹਿ ਸਮਾਇ ॥੧॥ ਮਨ ਰੇ
ਗ੍ਰਿਹ ਹੀ ਮਾਹਿ ਉਦਾਸੁ ॥ ਸਚੁ ਸੰਜਮੁ ਕਰਣੀ ਸੋ ਕਰੇ ਗੁਰਮੁਖਿ ਹੋਇ ਪਰਗਾਸੁ ॥੧॥ ਰਹਾਉ ॥ ਗੁਰ ਕੈ ਸ
ਬਦਿ ਮਨੁ ਜੀਤਿਆ ਗਤਿ ਮੁਕਤਿ ਘਰੈ ਮਹਿ ਪਾਇ ॥ ਹਰਿ ਕਾ ਨਾਮੁ ਧਿਆਈਐ ਸਤਸੰਗਤਿ ਮੇਲਿ
ਮਿਲਾਇ ॥੨॥ ਜੇ ਲਖ ਇਸਤਰੀਆ ਭੋਗ ਕਰਹਿ ਨਵ ਖੰਡ ਰਾਜੁ ਕਮਾਹਿ ॥ ਬਿਨੁ ਸਤਗੁਰ ਸੁਖੁ ਨ ਪਾ
ਵਈ ਫਿਰਿ ਫਿਰਿ ਜੋਨੀ ਪਾਹਿ ॥੩॥ ਹਰਿ ਹਾਰੁ ਕੰਠਿ ਜਿਨੀ ਪਹਿਰਿਆ ਗੁਰ ਚਰਣੀ ਚਿਤੁ ਲਾਇ ॥
ਤਿਨਾ ਪਿਛੈ ਰਿਧਿ ਸਿਧਿ ਫਿਰੈ ਓਨਾ ਤਿਲੁ ਨ ਤਮਾਇ ॥੪॥ ਜੋ ਪ੍ਰਭ ਭਾਵੈ ਸੋ ਥੀਐ ਅਵਰੁ ਨ ਕਰਣਾ
ਜਾਇ ॥ ਜਨੁ ਨਾਨਕੁ ਜੀਵੈ ਨਾਮੁ ਲੈ ਹਰਿ ਦੇਵਹੁ ਸਹਜਿ ਸੁਭਾਇ ॥੫॥੨॥੩੫॥ ਸਿਰੀਰਾਗੁ ਮਹ
ਲਾ ੩ ਘਰੁ ੧ ॥ ਜਿਸ ਹੀ ਕੀ ਸਿਰਕਾਰ ਹੈ ਤਿਸ ਹੀ ਕਾ ਸਭੁ ਕੋਇ ॥ ਗੁਰਮੁਖਿ ਕਾਰ ਕਮਾ
ਵਣੀ ਸਚੁ ਘਟਿ ਪਰਗਟੁ ਹੋਇ ॥ ਅੰਤਰਿ ਜਿਸ ਕੈ ਸਚੁ ਵਸੈ ਸਚੇ ਸਚੀ ਸੋਇ ॥ ਸਚਿ ਮਿਲੇ ਸੇ ਨ
ਵਿਛੁੜਹਿ ਤਿਨ ਨਿਜ ਘਰਿ ਵਾਸਾ ਹੋਇ ॥੧॥ ਮੇਰੇ ਰਾਮ ਮੈ ਹਰਿ ਬਿਨੁ ਅਵਰੁ ਨ ਕੋਇ ॥ ਸਤਿਗੁਰੁ ਸ
ਚੁ ਪ੍ਰਭੁ ਨਿਰਮਲਾ ਸਬਦਿ ਮਿਲਾਵਾ ਹੋਇ ॥੧॥ ਰਹਾਉ ॥ ਸਬਦਿ ਮਿਲੈ ਸੋ ਮਿਲਿ ਰਹੈ ਜਿਸ ਨਉ ਆ
ਪੇ ਲਏ ਮਿਲਾਇ ॥ ਦੂਜੈ ਭਾਇ ਕੋ ਨਾ ਮਿਲੈ ਫਿਰਿ ਫਿਰਿ ਆਵੈ ਜਾਇ ॥ ਸਭ ਮਹਿ ਇਕੁ ਵਰਤਦਾ
ਏਕੋ ਰਹਿਆ ਸਮਾਇ ॥ ਜਿਸ ਨਉ ਆਪਿ ਦਇਆਲੁ ਹੋਇ ਸੋ ਗੁਰਮੁਖਿ ਨਾਮਿ ਸਮਾਇ ॥੨॥ ਪੜਿ
ਪੜਿ ਪੰਡਿਤ ਜੋਤਕੀ ਵਾਦ ਕਰਹਿ ਬੀਚਾਰੁ ॥ ਮਤਿ ਬੁਧਿ ਭਵੀ ਨ ਬੁਝਈ ਅੰਤਰਿ ਲੋਭ ਵਿਕਾਰੁ ॥
ਲਖ ਚਉਰਾਸੀਹ ਭਰਮਦੇ ਭ੍ਰਮਿ ਭ੍ਰਮਿ ਹੋਇ ਖੁਆਰੁ ॥ ਪੂਰਬਿ ਲਿਖਿਆ ਕਮਾਵਣਾ ਕੋਇ ਨ ਮੇਟਣ
ਹਾਰੁ ॥੩॥ ਸਤਗੁਰ ਕੀ ਸੇਵਾ ਗਾਖੜੀ ਸਿਰੁ ਦੀਜੈ ਆਪੁ ਗਵਾਇ ॥ ਸਬਦਿ ਮਿਲਹਿ ਤਾ ਹਰਿ ਮਿਲੈ
ਸੇਵਾ ਪਵੈ ਸਭ ਥਾਇ ॥ ਪਾਰਸਿ ਪਰਸਿਐ ਪਾਰਸੁ ਹੋਇ ਜੋਤੀ ਜੋਤਿ ਸਮਾਇ ॥ ਜਿਨ ਕਉ ਪੂਰਬਿ ਲਿ
ਖਿਆ ਤਿਨ ਸਤਗੁਰੁ ਮਿਲਿਆ ਆਇ ॥੪॥ ਮਨ ਭੁਖਾ ਭੁਖਾ ਮਤ ਕਰਹਿ ਮਤ ਤੂ ਕਰਹਿ ਪੂਕਾਰ ॥
ਲਖ ਚਉਰਾਸੀਹ ਜਿਨਿ ਸਿਰੀ ਸਭਸੈ ਦੇਇ ਅਧਾਰੁ ॥ ਨਿਰਭਉ ਸਦਾ ਦਇਆਲੁ ਹੈ ਸਭਨਾ ਕਰਦਾ

ਸਾਰ॥ਨਾਨਕਗੁਰਮੁਖਿਬੁਝੀਐਪਾਈਐਮੋਖਦੁਆਰੁ॥੫॥੩॥੩੬॥ਸਿਰੀਰਾਗੁਮਹਲਾ ੩ ॥
ਜਿਨੀਸੁਣਿਕੈਮੰਨਿਆਤਿਨਾਨਿਜਘਰਿਵਾਸੁ॥ਗੁਰਮਤੀਸਾਲਾਹਿਸਚੁਹਰਿਪਾਇਆਗੁਣਤਾਸੁ॥ਸ
ਬਦਿਰਤੇਸੇਨਿਰਮਲੇਹਉਸਦਬਲਿਹਾਰੈਜਾਸੁ॥ਹਿਰਦੈਜਿਨਕੈਹਰਿਵਸੈਤਿਤੁਘਟਿਹੈਪਰਗਾਸੁ
॥੧॥ਮਨਮੇਰੇਹਰਿਹਰਿਨਿਰਮਲੁਧਿਆਇ॥ਧੁਰਿਮਸਤਕਿਜਿਨਕਉਲਿਖਿਆਸੇਗੁਰਮੁਖਿਰਹੇ
ਲਿਵਲਾਇ॥੧॥ਰਹਾਉ॥ਹਰਿਸੰਤਹੁਦੇਖਹੁਨਦਰਿਕਰਿਨਿਕਟਿਵਸੈਭਰਪੂਰਿ॥ਗੁਰਮਤਿਜਿਨੀ
ਪਛਾਣਿਆਸੇਦੇਖਹਿਸਦਾਹਦੂਰਿ॥ਜਿਨਗੁਣਤਿਨਸਦਮਨਿਵਸੈਅਉਗੁਣਵੰਤਿਆਦੂਰਿ॥ਮ
ਨਮੁਖਗੁਣਤੈਬਾਹਰੇਬਿਨੁਨਾਵੈਮਰਦੇਝੂਰਿ॥੨॥ਜਿਨਸਬਦਿਗੁਰੂਸੁਣਿਮੰਨਿਆਤਿਨਮਨਿਧਿ
ਆਇਆਹਰਿਸੋਇ॥ਅਨਦਿਨੁਭਗਤੀਰਤਿਆਮਨੁਤਨੁਨਿਰਮਲੁਹੋਇ॥ਕੂੜਾਰੰਗੁਕਸੁੰਭਕਾ
ਬਿਨਸਿਜਾਇਦੁਖੁਰੋਇ॥ਜਿਸੁਅੰਦਰਿਨਾਮਪ੍ਰਗਾਸੁਹੈਓਹੁਸਦਾਸਦਾਥਿਰੁਹੋਇ॥੩॥ਇਹੁਜ
ਨਮੁਪਦਾਰਥੁਪਾਇਕੈਹਰਿਨਾਮੁਨਚੇਤੈਲਿਵਲਾਇ॥ਪਗਿਖਿਸਿਐਰਹਣਾਨਹੀਆਗੈਠਉਰਨ
ਪਾਇ॥ਓਹਵੇਲਾਹਥਿਨਆਵਈਅੰਤਿਗਇਆਪਛੁਤਾਇ॥ਜਿਸੁਨਦਰਿਕਰੇਸੋਉਬਰੈਹਰਿ
ਸੇਤੀਲਿਵਲਾਇ॥੪॥ਦੇਖਾਦੇਖੀਸਭਕਰੇਮਨਮੁਖਿਬੂਝਨਪਾਇ॥ਜਿਨਗੁਰਮੁਖਿਹਿਰਦਾਸੁਧੁ
ਹੈਸੇਵਪਈਤਿਨਥਾਇ॥ਹਰਿਗੁਣਗਾਵਹਿਹਰਿਨਿਤਪੜਹਿਹਰਿਗੁਣਗਾਇਸਮਾਇ॥ਨਾਨ
ਕਤਿਨਕੀਬਾਣੀਸਦਾਸਚੁਹੈਜਿਨਾਮਿਰਹੇਲਿਵਲਾਇ॥੫॥੪॥੩੭॥ਸਿਰੀਰਾਗੁਮਹਲਾ ੩
॥ਜਿਨੀਇਕਮਨਿਨਾਮੁਧਿਆਇਆਗੁਰਮਤੀਵੀਚਾਰਿ॥ਤਿਨਕੇਮੁਖਸਦਉਜਲੇਤਿਤੁਸਚੈਦ
ਰਬਾਰਿ॥ਓਇਅੰਮ੍ਰਿਤੁਪੀਵਹਿਸਦਾਸਦਾਸਚੈਨਾਮਿਪਿਆਰਿ॥੧॥ਭਾਈਰੇਗੁਰਮੁਖਿਸਦਾਪ
ਤਿਹੋਇ॥ਹਰਿਹਰਿਸਦਾਧਿਆਈਐਮਲੁਹਉਮੈਕਢੈਧੋਇ॥੧॥ਰਹਾਉ॥ਮਨਮੁਖਨਾਮੁਨਜਾ
ਣਨੀਵਿਣੁਨਾਵੈਪਤਿਜਾਇ॥ਸਬਦੈਸਾਦੁਨਆਇਓਲਾਗੇਦੂਜੈਭਾਇ॥ਵਿਸਟਾਕੇਕੀੜੇਪ
ਵਹਿਵਿਚਿਵਿਸਟਾਸੇਵਿਸਟਾਮਾਹਿਸਮਾਇ॥੨॥ਤਿਨਕਾਜਨਮੁਸਫਲੁਹੈਜੋਚਲਹਿਸਤ
ਗੁਰਭਾਇ॥ਕੁਲੁਉਧਾਰਹਿਆਪਣਾਧੰਨੁਜਣੇਦੀਮਾਇ॥ਹਰਿਹਰਿਨਾਮੁਧਿਆਈਐਜਿਸਨ
ਉਕਿਰਪਾਕਰੇਰਜਾਇ॥੩॥ਜਿਨੀਗੁਰਮੁਖਿਨਾਮੁਧਿਆਇਆਵਿਚਹੁਆਪੁਗਵਾਇ॥ਓਇ

ਅੰਦਰਹੁਬਾਹਰਹੁਨਿਰਮਲੇਸਚੇਸਚਿਸਮਾਇ॥ਨਾਨਕਆਏਸੇਪਰਵਾਣੁਹਹਿਜਿਨਗੁਰਮ
ਤੀਹਰਿਧਿਆਇ॥੪॥੫॥੩੮॥ਸਿਰੀਰਾਗੁਮਹਲਾ ੩ ॥ਹਰਿਭਗਤਾਹਰਿਧਨੁਰਾਸਿ
ਹੈਗੁਰਪੂਛਿਕਰਹਿਵਾਪਾਰੁ॥ਹਰਿਨਾਮੁਸਲਾਹਨਿਸਦਾਸਦਾਵਖਰੁਹਰਿਨਾਮੁਅਧਾਰੁ॥ਗੁਰਿਪੂਰੈ
ਹਰਿਨਾਮੁਦ੍ਰਿੜਾਇਆਹਰਿਭਗਤਾਅਤੁਟਭੰਡਾਰੁ॥੧॥ਭਾਈਰੇਇਸੁਮਨਕਉਸਮਝਾਇ॥ਏਮਨਆ
ਲਸੁਕਿਆਕਰਹਿਗੁਰਮੁਖਿਨਾਮੁਧਿਆਇ॥੧॥ਰਹਾਉ॥ਹਰਿਭਗਤਿਹਰਿਕਾਪਿਆਰੁਹੈਜੇਗੁਰ
ਮੁਖਿਕਰੇਬੀਚਾਰੁ॥ਪਾਖੰਡਿਭਗਤਿਨਹੋਵਈਦੁਬਿਧਾਬੋਲੁਖੁਆਰੁ॥ਸੋਜਨੁਰਲਾਇਆ
ਨਾਰਲੈਜਿਸੁਅੰਤਰਿਬਿਬੇਕਬੀਚਾਰੁ॥੨॥ਸੋਸੇਵਕੁਹਰਿਆਖੀਐਜੋਹਰਿਰਾਖੈਉਰਿਧਾਰਿ॥
ਮਨੁਤਨੁਸਉਪੇਆਗੈਧਰੇਹਉਮੈਵਿਚਹੁਮਾਰਿ॥ਧਨੁਗੁਰਮੁਖਿਸੋਪਰਵਾਣੁਹੈਜਿਕਦੇਨਆਵੈਹ
ਾਰਿ॥੩॥ਕਰਮਿਮਿਲੈਤਾਪਾਈਐਵਿਣੁਕਰਮੈਪਾਇਆਨਜਾਇ॥ਲਖਚਉਰਾਸੀਹਤਰਸ
ਦੇਜਿਸੁਮੇਲੇਸੋਮਿਲੈਹਰਿਆਇ॥ਨਾਨਕਗੁਰਮੁਖਿਹਰਿਪਾਇਆਸਦਾਹਰਿਨਾਮਿਸਮਾਇ॥੪॥
੬॥੩੯॥ਸਿਰੀਰਾਗੁਮਹਲਾ ੩ ॥ਸੁਖਸਾਗਰੁਹਰਿਨਾਮੁਹੈਗੁਰਮੁਖਿਪਾਇਆਜਾਇ॥
ਅਨਦਿਨੁਨਾਮੁਧਿਆਈਐਸਹਜੇਨਾਮਿਸਮਾਇ॥ਅੰਦਰੁਰਚੈਹਰਿਸਚਸਿਉਰਸਨਾਹਰਿਗੁਣ
ਗਾਇ॥੧॥ਭਾਈਰੇਜਗੁਦੁਖੀਆਦੂਜੈਭਾਇ॥ਗੁਰਸਰਣਾਈਸੁਖੁਲਹਹਿਅਨਦਿਨੁਨਾਮੁਧਿਆ
ਇ॥੧॥ਰਹਾਉ॥ਸਾਚੇਮੈਲੁਨਲਾਗਈਮਨੁਨਿਰਮਲੁਹਰਿਧਿਆਇ॥ਗੁਰਮੁਖਿਸਬਦੁਪਛਾ
ਣੀਐਹਰਿਅੰਮ੍ਰਿਤਨਾਮਿਸਮਾਇ॥ਗੁਰਗਿਆਨੁਪ੍ਰਚੰਡੁਬਲਾਇਆਅਗਿਆਨੁਅੰਧੇਰਾਜਾਇ
॥੨॥ਮਨਮੁਖਮੈਲੇਮਲੁਭਰੇਹਉਮੈਤ੍ਰਿਸਨਾਵਿਕਾਰੁ॥ਬਿਨੁਸਬਦੈਮੈਲੁਨਉਤਰੈਮਰਿਜੰਮਹਿ
ਹੋਇਖੁਆਰੁ॥ਧਾਤੁਰਬਾਜੀਪਲਚਿਰਹੇਨਾਉਰਵਾਰੁਨਪਾਰੁ॥੩॥ਗੁਰਮੁਖਿਜਪਤਪਸੰਜਮੀ
ਹਰਿਕੈਨਾਮਿਪਿਆਰੁ॥ਗੁਰਮੁਖਿਸਦਾਧਿਆਈਐਏਕੁਨਾਮੁਕਰਤਾਰੁ॥ਨਾਨਕਨਾਮੁਧਿਆਈ
ਐਸਭਨਾਜੀਆਕਾਆਧਾਰੁ॥੪॥੭॥੪੦॥ਸ੍ਰੀਰਾਗੁਮਹਲਾ ੩ ॥ਮਨਮੁਖੁਮੋਹਿਵਿ
ਆਪਿਆਬੈਰਾਗੁਉਦਾਸੀਨਹੋਇ॥ਸਬਦੁਨਚੀਨੈਸਦਾਦੁਖੁਹਰਿਦਰਗਹਿਪਤਿਖੋਇ॥ਹਉਮੈ
ਗੁਰਮੁਖਿਖੋਈਐਨਾਮਿਰਤੇਸੁਖੁਹੋਇ॥੧॥ਮੇਰੇਮਨਅਹਿਨਿਸਿਪੂਰਿਰਹੀਨਿਤਆਸਾ॥ਸਤਗੁ

ਭੁਜੇਵਿਚੋਮੋਹੁਪਰਜਲੈਘਰਹੀਮਾਹਿਉਦਾਸਾ॥੧॥ਰਹਾਉ॥ਗੁਰਮੁਖਿਕਰਮਕਮਾਵੈਬਿਗਸੈਹਰਿ
ਬੈਰਾਗੁਅਨੰਦੁ॥ਅਹਿਨਿਸਿਭਗਤਿਕਰੇਦਿਨੁਰਾਤੀਹਉਮੈਮਾਰਿਨਿਚੰਦੁ॥ਵਡੈਭਾਗਿਸਤਸੰ
ਗਤਿਪਾਈਹਰਿਪਾਇਆਸਹਜਿਅਨੰਦੁ॥੨॥ਸੋਸਾਧੂਬੈਰਾਗੀਸੋਈਹਿਰਦੈਨਾਮੁਵਸਾਏ॥
ਅੰਤਰਿਲਾਗਿਨਤਾਮਸੁਮੂਲੇਵਿਚਹੁਆਪੁਗਵਾਏ॥ਨਾਮੁਨਿਧਾਨੁਸਤਗੁਰੂਦਿਖਾਲਿਆ
ਹਰਿਰਸੁਪੀਆਅਘਾਏ॥੩॥ਜਿਨਿਕਿਨੈਪਾਇਆਸਾਧਸੰਗਤੀਪੂਰੈਭਾਗਿਬੈਰਾਗਿ॥ਮ
ਨਮੁਖਫਿਰਹਿਨਜਾਣਹਿਸਤਗੁਰੁਹਉਮੈਅੰਦਰਿਲਾਗਿ॥ਨਾਨਕਸਬਦਿਰਤੇਹਰਿਨਾਮਰੰਗਾ
ਏਬਿਨੁਭੈਕੇਹੀਲਾਗਿ॥੪॥੮॥੪੧॥ਸਿਰੀਰਾਗੁਮਹਲਾ੩ ॥ਘਰਹੀਸਉਦਾਪਾਈ
ਐਅੰਤਰਿਸਭਵਥੁਹੋਇ॥ਖਿਨੁਖਿਨੁਨਾਮੁਸਮਾਲੀਐਗੁਰਮੁਖਿਪਾਵੈਕੋਇ॥ਨਾਮੁਨਿਧ
ਾਨੁਅਖੁਟੁਹੈਵਡਭਾਗਿਪਰਾਪਤਿਹੋਇ॥੧॥ਮੇਰੇਮਨਤਜਿਨਿੰਦਾਹਉਮੈਅਹੰਕਾਰੁ॥ਹਰਿਜੀ
ਉਸਦਾਧਿਆਇਤੂਗੁਰਮੁਖਿਏਕੰਕਾਰੁ॥੧॥ਰਹਾਉ॥ਗੁਰਮੁਖਾਕੇਮੁਖਉਜਲੇਗੁਰਸਬ
ਦੀਬੀਚਾਰਿ॥ਹਲਤਿਪਲਤਿਸੁਖੁਪਾਇਦੇਜਪਿਜਪਿਰਿਦੈਮੁਰਾਰਿ॥ਘਰਹੀਵਿਚਿਮ
ਹਲੁਪਾਇਆਗੁਰਸਬਦੀਵੀਚਾਰਿ॥੨॥ਸਤਗੁਰਤੇਜੋਮੁਹੁਫੇਰਹਿਮਥੇਤਿਨਕਾਲੇ॥
ਅਨਦਿਨੁਦੁਖਕਮਾਵਦੇਨਿਤਜੋਹੇਜਮਜਾਲੇ॥ਸੁਪਨੈਸੁਖੁਨਦੇਖਨੀਬਹੁਚਿੰਤਾਪਰਜਾ
ਲੇ॥੩॥ਸਭਨਾਕਾਦਾਤਾਏਕੁਹੈਆਪੇਬਖਸਕਰੇਇ॥ਕਹਣਾਕਿਛੂਨਜਾਵਈਜਿਸੁਭਾ
ਵੈਤਿਸੁਦੇਇ॥ਨਾਨਕਗੁਰਮੁਖਿਪਾਈਐਆਪੇਜਾਣੈਸੋਇ॥੪॥੯॥੪੨॥ਸਿਰੀਰਾਗੁ
ਮਹਲਾ੩ ॥ਸਚਾਸਾਹਿਬੁਸੇਵੀਐਸਚੁਵਡਿਆਈਦੇਇ॥ਗੁਰਪਰਸਾਦੀਮਨਿਵਸੈਹ
ਉਮੈਦੂਰਿਕਰੇਇ॥ਇਹੁਮਨੁਧਾਵਤੁਤਾਰਹੈਜਾਆਪੇਨਦਰਿਕਰੇਇ॥੧॥ਭਾਈਰੇਗੁਰਮੁਖਿਹਰਿਨਾ
ਮੁਧਿਆਇ॥ਨਾਮੁਨਿਧਾਨੁਸਦਮਨਿਵਸੈਮਹਲੀਪਾਵੈਥਾਉ॥੧॥ਰਹਾਉ॥ਮਨਮੁਖਮਨੁਤਨੁਅੰ
ਧੁਹੈਤਿਸਨਉਠਉਰਨਠਾਉ॥ਬਹੁਜੋਨੀਭਉਦਾਫਿਰੈਜਿਉਸੁੰਞੈਂਘਰਿਕਾਉ॥ਗੁਰਮਤੀਘਟਿਚਾ
ਨਣਾਸਬਦਿਮਿਲੈਹਰਿਨਾਉ॥੨॥ਤ੍ਰੈਗੁਣਬਿਖਿਆਅੰਧੁਹੈਮਾਇਆਮੋਹਗੁਬਾਰ॥ਲੋਭੀਅ
ਨਕਉਸੇਵਦੇਪੜਿਵੇਦਾਕਰੈਪੂਕਾਰ॥ਬਿਖਿਆਅੰਦਰਿਪਚਿਮੁਏਨਾਉਰਵਾਰੁਨਪਾਰੁ॥੩॥ਮਾਇ

ਆਮੋਹਿਵਿਸਾਰਿਆਜਗਤਪਿਤਾਪ੍ਰਤਿਪਾਲਿ॥ਬਾਝਹੁਗੁਰੂਅਚੇਤੁਹੈਸਭਬਧੀਜਮਕਾਲਿ॥
ਨਾਨਕਗੁਰਮਤਿਉਬਰੇਸਚਾਨਾਮੁਸਮਾਲਿ॥੪॥੧੦॥੪੩॥ਸਿਰੀਰਾਗੁਮਹਲਾ੩ ॥ਤ੍ਰੈਗੁ
ਣਮਾਇਆਮੋਹੁਹੈਗੁਰਮੁਖਿਚਉਥਾਪਦੁਪਾਇ॥ਕਰਿਕਿਰਪਾਮੇਲਾਇਅਨੁਹਰਿਨਾਮੁਵਸਿਆਮ
ਨਿਆਇ॥ਪੋਤੈਜਿਨਕੈਪੁੰਨੁਹੈਤਿਨਸਤਸੰਗਤਿਮੇਲਾਇ॥੧॥ਭਾਈਰੇਗੁਰਮਤਿਸਾਚਿਰਹਾਉ॥
ਸਾਚੋਸਾਚੁਕਮਾਵਣਾਸਾਚੈਸਬਦਿਮਿਲਾਉ॥੧॥ਰਹਾਉ॥ਜਿਨੀਨਾਮੁਪਛਾਣਿਆਤਿਨਵਿਟ
ਹੁਬਲਿਜਾਉ॥ਆਪੁਛੋਡਿਚਰਣੀਲਗਾਚਲਾਤਿਨਕੈਭਾਇ॥ਲਾਹਾਹਰਿਹਰਿਨਾਮੁਮਿਲੈਸਹਜੇ
ਨਾਮਿਸਮਾਇ॥੨॥ਬਿਨੁਗੁਰਮਹਲੁਨਪਾਈਐਨਾਮੁਨਪਰਾਪਤਿਹੋਇ॥ਐਸਾਸਤਗੁਰੁਲੋੜਿ
ਲਹੁਜਿਦੂਪਾਈਐਸਚੁਸੋਇ॥ਅਸੁਰਸੰਘਾਰੈਸੁਖਿਵਸੈਜੋਤਿਸੁਭਾਵੈਸੁਹੋਇ॥੩॥ਜੇਹਾਸ
ਤਗੁਰੁਕਰਿਜਾਣਿਆਤੇਹੋਜੇਹਾਸੁਖੁਹੋਇ॥ਏਹੁਸਹਸਾਮੂਲੇਨਾਹੀਭਾਉਲਾਇਜਨੁਕੋਇ॥ਨਾਨ
ਕਏਕਜੋਤਿਦੁਇਮੂਰਤੀਸਬਦਿਮਿਲਾਵਾਹੋਇ॥੪॥੧੧॥੪੪॥ਸਿਰੀਰਾਗੁਮਹਲਾ੩
॥ਅੰਮ੍ਰਿਤੁਛੋਡਿਬਿਖਿਆਲੋਭਾਣੇਸੇਵਾਕਰਹਿਵਿਡਾਣੀ॥ਆਪਣਾਧਰਮੁਗਵਾਵਹਿਬੂਝਹਿਨਾ
ਹੀਅਨਦਿਨੁਦੁਖਿਵਿਹਾਣੀ॥ਮਨਮੁਖਅੰਧਨਚੇਤਹੀਡੂਬਿਮੁਏਬਿਨੁਪਾਣੀ॥੧॥ਮਨਰੇਸਦਾਭ
ਜਹੁਹਰਿਸਰਣਾਈ॥ਗੁਰਕਾਸਬਦੁਅੰਤਰਿਵਸੈਤਾਹਰਿਵਿਸਰਿਨਜਾਈ॥੧॥ਰਹਾਉ॥ਇਹੁ
ਸਰੀਰੁਮਾਇਆਕਾਪੁਤਲਾਵਿਚਿਹਉਮੈਦੁਸਟੀਪਾਈ॥ਆਵਣੁਜਾਣਾਜੰਮਣੁਮਰਣਾਮਨਮੁ
ਖਿਪਤਿਗਵਾਈ॥ਸਤਗੁਰੁਸੇਵਿਸਦਾਸੁਖੁਪਾਇਆਜੋਤੀਜੋਤਿਮਿਲਾਈ॥੨॥ਸਤਗੁਰਕੀ
ਸੇਵਾਅਤਿਸੁਖਾਲੀਜੋਇਛੇਸੋਫਲੁਪਾਏ॥ਜਤੁਸਤੁਤਪੁਪਵਿਤੁਸਰੀਰਾਹਰਿਹਰਿਮੰਨਿਵਸਾਏ॥
ਸਦਾਅਨੰਦਿਰਹੈਦਿਨੁਰਾਤੀਮਿਲਿਪ੍ਰੀਤਮਸੁਖੁਪਾਏ॥੩॥ਜੋਸਤਗੁਰਕੀਸਰਣਾਗਤੀਹਉ
ਤਿਨਕੈਬਲਿਜਾਉ॥ਦਰਿਸਚੈਸਚੀਵਡਿਆਈਸਹਜੇਸਚਿਸਮਾਉ॥ਨਾਨਕਨਦਰੀਪਾਈ
ਐਗੁਰਮੁਖਿਮੇਲਿਮਿਲਾਉ॥੪॥੧੨॥੪੫॥ਸਿਰੀਰਾਗੁਮਹਲਾ੩ ॥ਮਨਮੁਖਕਰ
ਮਕਮਾਵਣੇਜਿਉਦੋਹਾਗਣਿਤਨਿਸੀਗਾਰੁ॥ਸੇਜੈਕੰਤੁਨਆਵਈਨਿਤਨਿਤਹੋਇਖੁਆਰੁ॥
ਪਿਰਕਾਮਹਲੁਨਪਾਵਈਨਾਦੀਸੈਘਰੁਬਾਰੁ॥੧॥ਭਾਈਰੇਇਕਮਨਿਨਾਮੁਧਿਆਇ॥ਸੰਤਾਸੰਗ

ਤੀਮਿਲਿਰਹੈਜਾਪਿਰਾਮਨਾਮੁਸੁਖੁਪਾਇ॥੧॥ਰਹਾਉ॥ਗੁਰਮੁਖਿਸਦਾਸੋਹਾਗਣੀਪਿਰੁਰਾਖਿਆਉ
ਰਧਾਰਿ॥ਮਿਠਾਬੋਲਹਿਨਿਵਿਚਲਹਿਸੇਜੈਰਵੈਭਤਾਰੁ॥ਸੋਭਾਵੰਤੀਸੋਹਾਗਣੀਜਿਨਗੁਰਕਾਹੇਤੁਅ
ਪਾਰੁ॥੨॥ਪੂਰੈਭਾਗਿਸਤਗੁਰੁਮਿਲੈਜਾਭਾਗੈਕਾਉਦਉਹੋਇ॥ਅੰਤਰਹੁਦੁਖੁਭ੍ਰਮੁਕਟੀਐਸੁ
ਖੁਪਰਾਪਤਿਹੋਇ॥ਗੁਰਕੈਭਾਣੈਜੋਚਲੈਦੁਖੁਨਪਾਵੈਕੋਇ॥੩॥ਗੁਰਕੇਭਾਣੇਵਿਚਿਅੰਮ੍ਰਿ
ਤੁਹੈਸਹਜੇਪਾਵੈਕੋਇ॥ਜਿਨਾਪਰਾਪਤਿਤਿਨਪੀਆਹਉਮੈਵਿਚਹੁਖੋਇ॥ਨਾਨਕਗੁਰਮੁਖਿ
ਨਾਮੁਧਿਆਈਐਸਚਿਮਿਲਾਵਾਹੋਇ॥੪॥੧੩॥੪੬॥ਸਿਰੀਰਾਗੁਮਹਲਾ ੩ ॥
ਜਾਂਪਿਰੁਜਾਣੈਆਪਣਾਤਨੁਮਨੁਅਗੈਧਰੇਇ॥ਸੋਹਾਗਣੀਕਰਮਕਮਾਵਦੀਆਸੇਈਕਰਮਕਰੇਇ॥
ਸਹਜੇਸਾਚਿਮਿਲਾਵੜਾਸਾਚੁਵਡਾਈਦੇਇ॥੧॥ਭਾਈਰੇਗੁਰਬਿਨੁਭਗਤਿਨਹੋਇ॥ਬਿਨੁਗੁ
ਰਭਗਤਿਨਪਾਈਐਜੇਲੋਚੈਸਭੁਕੋਇ॥੧॥ਰਹਾਉ॥ਲਖਚਉਰਾਸੀਹਫੇਰੁਪਾਇਆਕਾਮਣਿਦੂਜੈ
ਭਾਇ॥ਬਿਨੁਗੁਰਨੀਦਨਆਵਈਦੁਖੀਰੈਣਿਵਿਹਾਇ॥ਬਿਨੁਸਬਦੈਪਿਰੁਨਪਾਈਐਬਿਰਥਾਜਨ
ਮੁਗਵਾਇ॥੨॥ਹਉਹਉਕਰਤੀਜਗੁਫਿਰੀਨਾਧਨੁਸੰਪੈਨਾਲਿ॥ਅੰਧੀਨਾਮੁਨਚੇਤਈਸਭਬਾਧੀ
ਜਮਕਾਲਿ॥ਸਤਗੁਰਿਮਿਲਿਐਧਨੁਪਾਇਆਹਰਿਨਾਮਾਰਿਦੈਸਮਾਲਿ॥੩॥ਨਾਮਿਰਤੇਸੇਨਿਰਮ
ਲੇਗੁਰਕੈਸਹਜਿਸੁਭਾਇ॥ਮਨੁਤਨੁਰਾਤਾਰੰਗਸਿਉਰਸਨਰਸਨਰਸਾਇ॥ਨਾਨਕਰੰਗੁਨਉਤਰੈਜੋ
ਹਰਿਧੁਰਿਛੋਡਿਆਲਾਇ॥੪॥੧੪॥੪੭॥ਸਿਰੀਰਾਗੁਮਹਲਾ ੩ ॥ਗੁਰਮੁਖਿਕ੍ਰਿਪਾ
ਕਰੇਭਗਤਿਕੀਜੈਬਿਨੁਗੁਰਭਗਤਿਨਹੋਈ॥ਆਪੈਆਪੁਮਿਲਾਏਬੂਝੈਤਾਨਿਰਮਲੁਹੋਵੈਸੋਈ॥
ਹਰਿਜੀਉਸਾਚਾਸਾਚੀਬਾਣੀਸਬਦਿਮਿਲਾਵਾਹੋਈ॥੧॥ਭਾਈਰੇਭਗਤਿਹੀਣੁਕਾਹੇਜਗਿਆ
ਇਆ॥ਪੂਰੇਗੁਰਕੀਸੇਵਨਕੀਨੀਬਿਰਥਾਜਨਮੁਗਵਾਇਆ॥੧॥ਰਹਾਉ॥ਆਪੇਜਗਜੀਵ
ਨੁਸੁਖਦਾਤਾਆਪੇਬਖਸਿਮਿਲਾਏ॥ਜੀਅਜੰਤਏਕਿਆਵੇਚਾਰੇਕਿਆਕੋਆਖਿਸੁਣਾਏ॥ਗੁਰ
ਮੁਖਿਆਪੇਦੇਇਵਡਾਈਆਪੇਸੇਵਕਰਾਏ॥੨॥ਦੇਖਿਕੁਟੰਬੁਮੋਹਿਲੋਭਾਣਾਚਲਦਿਆਨਾਲਿ
ਨਜਾਈ॥ਸਤਗੁਰੁਸੇਵਿਗੁਣਨਿਧਾਨੁਪਾਇਆਤਿਸਦੀਕੀਮਨਪਾਈ॥ਹਰਿਪ੍ਰਭੁਸਖਾਮੀਤੁਪ
ਭੁਮੇਰਾਅੰਤੇਹੋਇਸਖਾਈ॥੩॥ਆਪਣੈਮਨਿਚਿਤਿਕਹੈਕਹਾਏਬਿਨੁਗੁਰਆਪੁਨਜਾਈ॥ਹਰਿ

ਜੀਉਦਾਤਾਭਗਤਿਵਛਲੁਹੈਕਰਿਕਿਰਪਾਮੰਨਿਵਸਾਈ॥ਨਾਨਕਸੋਭਾਸੁਰਤਿਦੇਇਪ੍ਰਭੁਆਪੇਗੁ ੧੭
ਰਮੁਖਿਦੇਵਡਿਆਈ॥੪॥੧੫॥੪੮॥ਸਿਰੀਰਾਗੁਮਹਲਾ ੩ ॥ਧਨੁਜਨਨੀਜਿਨਿਜਾ
ਇਆਧੰਨੁਪਿਤਾਪਰਧਾਨੁ॥ਸਤਗੁਰੁਸੇਵਿਸੁਖੁਪਾਇਆਵਿਚਹੁਗਇਆਗੁਮਾਨੁ॥ਦਰਿਸੇਵਨਿ
ਸੰਤਜਨਖੜੇਪਾਇਨਿਗੁਣੀਨਿਧਾਨੁ॥੧॥ਮੇਰੇਮਨਗੁਰਮੁਖਿਧਿਆਇਹਰਿਸੋਇ॥ਗੁਰਕਾਸਬ
ਦੁਮਨਿਵਸੈਮਨੁਤਨੁਨਿਰਮਲੁਹੋਇ॥੧॥ਰਹਾਉ॥ਕਰਿਕਿਰਪਾਘਰਿਆਇਆਆਪੇਮਿਲਿਆ
ਆਇ॥ਗੁਰਸਬਦੀਸਾਲਾਹੀਐਰੰਗੇਸਹਜਿਸੁਭਾਇ॥ਸਚੈਸਚਿਸਮਾਇਆਮਿਲਿਰਹੈਨਵਿ
ਛੁੜਿਜਾਇ॥੨॥ਜੋਕਿਛੁਕਰਣਾਸੁਕਰਿਰਹਿਆਅਵਰੁਨਕਰਣਾਜਾਇ॥ਚਿਰੀਵਿਛੁੰਨੇਮੇਲਿ
ਅਨੁਸਤਗੁਰਪੰਨੈਪਾਇ॥ਆਪੇਕਾਰਕਰਾਇਸੀਅਵਰੁਨਕਰਣਾਜਾਇ॥੩॥ਮਨੁਤਨੁਰਤਾਰੰਗ
ਸਿਉਹਉਮੈਤਜਿਵਿਕਾਰ॥ਅਹਿਨਿਸਿਹਿਰਦੈਰਵਿਰਹੈਨਿਰਭਉਨਾਮੁਨਿਰੰਕਾਰ॥ਨਾਨਕਆਪਿ
ਮਿਲਾਇਅਨੁਪੂਰੈਸਬਦਿਅਪਾਰ॥੪॥੧੬॥੪੯॥ਸਿਰੀਰਾਗੁਮਹਲਾ ੩ ॥ਗੋ
ਵਿਦੁਗੁਣੀਨਿਧਾਨੁਹੈਅੰਤੁਨਪਾਇਆਜਾਇ॥ਕਥਨੀਬਦਨੀਨਪਾਈਐਹਉਮੈਵਿਚਹੁਜਾਇ॥
ਸਤਗੁਰਿਮਿਲਿਐਸਦਭੈਰਚੈਆਪਿਵਸੈਮਨਿਆਇ॥੧॥ਭਾਈਰੇਗੁਰਮੁਖਿਬੂਝੈਕੋਇ॥ਬਿ
ਨੁਬੂਝੇਕਰਮਕਮਾਵਣੇਜਨਮੁਪਦਾਰਥੁਖੋਇ॥੧॥ਰਹਾਉ॥ਜਿਨੀਚਾਖਿਆਤਿਨੀਸਾਦੁਪਾਇਆ
॥ਬਿਨੁਚਾਖੇਭਰਮਿਭੁਲਾਇ॥ਅੰਮ੍ਰਿਤੁਸਾਚਾਨਾਮੁਹੈਕਹਣਾਕਛੂਨਜਾਇ॥ਪੀਵਤਹੂਪਰਵਾਣੁ
ਭਇਆਪੂਰੈਸਬਦਿਸਮਾਇ॥੨॥ਆਪੇਦੇਇਤਪਾਈਐਹੋਰੁਕਰਣਾਕਿਛੂਨਜਾਇ॥ਦੇਵਣਵ
ਲੇਕੈਹਥਿਦਾਤਿਹੈਗੁਰੂਦੁਆਰੈਪਾਇ॥ਜੇਹਾਕੀਤੋਨੁਤੇਹਾਹੋਆਜੇਹੇਕਰਮਕਮਾਇ॥੩॥ਜਤੁਸਤੁ
ਸੰਜਮੁਨਾਮੁਹੈਵਿਣੁਨਾਵੈਨਿਰਮਲੁਨਹੋਇ॥ਪੂਰੈਭਾਗਿਨਾਮੁਮਨਿਵਸੈਸਬਦਿਮਿਲਾਵਾਹੋਇ॥
ਨਾਨਕਸਹਜੇਹੀਰੰਗਿਵਰਤਦਾਹਰਿਗੁਣਪਾਵੈਸੋਇ॥੪॥੧੭॥੫੦॥ਸਿਰੀਰਾਗੁਮਹਲਾ ੩
॥ਕਾਂਇਆਸਾਧੈਉਰਧਤਪੁਕਰੈਵਿਚਹੁਹਉਮੈਨਜਾਇ॥ਅਧਿਆਤਮਕਰਮਜੇਕਰੇਨਾਮੁਨਕਬਹੀ
ਪਾਇ॥ਗੁਰਕੈਸਬਦਿਜੀਵਤੁਮਰੈਹਰਿਨਾਮੁਵਸੈਮਨਿਆਇ॥੧॥ਸੁਣਿਮਨਮੇਰੇਭਜੁਸਤਗੁਰਸਰਣ
॥ਗੁਰਪਰਸਾਦੀਛੁਟੀਐਬਿਖੁਭਵਜਲੁਸਬਦਿਗੁਰਤਰਣਾ॥੧॥ਰਹਾਉ॥ਤ੍ਰੈਗੁਣਸਭਾਧਾਤੁਹੈਦੂ

ਜਾਭਾਉਵਿਕਾਣਾ॥ਪਿਤੁਪੁਤ੍ਰੈਬੰਧਨਾਮੋਹਿਬਾਧਾਨਹਬੂਝੈਬਿਖਿਆਪਿਆਰਿ॥ਸਤਗੁਰਿਮਿਲਿਐ
ਤ੍ਰਿਕੁਟੀਛੂਟੈਚਉਥੈਪਦਿਮੁਕਤਿਦੁਆਰੁ॥੨॥ਗੁਰਤੇਮਾਰਗੁਪਾਈਐਚੂਕੈਮੋਹੁਗੁਬਾਰੁ॥ਸਬਦਿਮ
ਰੈਤਾਉਧਰੈਪਾਏਮੋਖਦੁਆਰੁ॥ਗੁਰਪਰਸਾਦੀਮਿਲਿਰਹੈਸਚੁਨਾਮੁਕਰਤਾਰੁ॥੩॥ਇਹੁਮਨੂਆਅ
ਤਿਸਬਲਹੈਛਡੇਨਕਿਤੈਉਪਾਇ॥ਦੂਜੈਭਾਇਦੁਖੁਲਾਇਦਾਬਹੁਤੀਦੇਇਸਜਾਇ॥ਨਾਨਕਨਾ
ਮਿਲਗੇਸੇਉਬਰੇਹਉਮੈਸਬਦਿਗਵਾਇ॥੪॥੧੮॥੫੧॥ਸਿਰੀਰਾਗੁਮਹਲਾ੩ ॥ਕਿਰ
ਪਾਕਰੇਗੁਰੁਪਾਈਐਹਰਿਨਾਮੋਦੇਇਦ੍ਰਿੜਾਇ॥ਬਿਨੁਗੁਰਕਿਨੈਨਪਾਇਓਬਿਰਥਾਜਨਮੁਗਵਾਇ॥
ਮਨਮੁਖਕਰਮਕਮਾਵਣੇਦਰਗਹਮਿਲੈਸਜਾਇ॥੧॥ਮਨਰੇਦੂਜਾਭਾਉਚੁਕਾਇ॥ਅੰਤਰਿਤੇਰੈ
ਹਰਿਵਸੈਗੁਰਸੇਵਾਸੁਖੁਪਾਇ॥੧॥ਰਹਾਉ॥ਸਚੁਬਾਣੀਸਚੁਸਬਦੁਹੈਜਾਸਚਿਧਰੇਪਿਆਰੁ॥
ਹਰਿਕਾਨਾਮੁਮਨਿਵਸੈਹਉਮੈਕ੍ਰੋਧੁਨਿਵਾਰਿ॥ਮਨਿਨਿਰਮਲਨਾਮੁਧਿਆਈਐਤਾਪਾਏਮੋਖਦੁਆ
ਰੁ॥੨॥ਹਉਮੈਵਿਚਿਜਗੁਬਿਨਸਦਾਮਰਿਜੰਮੈਆਵੈਜਾਇ॥ਮਨਮੁਖਸਬਦੁਨਜਾਣਨੀਜਾ
ਸਨਿਪਤਿਗਵਾਇ॥ਗੁਰਸੇਵਾਨਾਉਪਾਈਐਸਚੇਰਹੈਸਮਾਇ॥੩॥ਸਬਦਿਮੰਨਿਐਗੁਰੁ
ਪਾਈਐਵਿਚਹੁਆਪੁਗਵਾਇ॥ਅਨਦਿਨੁਭਗਤਿਕਰੇਸਦਾਸਾਚੇਕੀਲਿਵਲਾਇ॥ਨਾ
ਮੁਪਦਾਰਥੁਮਨਿਵਸਿਆਨਾਨਕਸਹਜਿਸਮਾਇ॥੪॥੧੯॥੫੨॥ਸਿਰੀਰਾਗੁਮਹਲਾ੩
॥ਜਿਨੀਪੁਰਖੀਸਤਗੁਰੁਨਸੇਵਿਓਸੇਦੁਖੀਏਜੁਗਚਾਰਿ॥ਘਰਿਹੋਂਦਾਪੁਰਖੁਨਪਛਾਣਿਆ
ਅਭਿਮਾਨਿਮੁਠੇਅਹੰਕਾਰਿ॥ਸਤਗੁਰੂਕਿਆਫਿਟਾਕਿਆਮੰਗਿਥਕੇਸੰਸਾਰਿ॥ਸਚਾਸਬਦੁ
ਨਸੇਵਿਓਸਭਿਕਾਜਸਵਾਰਣਹਾਰੁ॥੧॥ਮਨਮੇਰੇਸਦਾਹਰਿਵੇਖੁਹਦੂਰਿ॥ਜਨਮਮਰਨਦੁਖੁ
ਪਰਹਰੈਸਬਦਿਰਹਿਆਭਰਪੂਰਿ॥੧॥ਰਹਾਉ॥ਸਚੁਸਲਾਹਨਿਸੇਸਚੇਸਚਾਨਾਮੁਅਧਾਰੁ॥ਸ
ਚੀਕਾਰਕਮਾਵਣੀਸਚੇਨਾਲਿਪਿਆਰੁ॥ਸਚਾਸਾਹੁਵਰਤਦਾਕੋਇਨਮੇਟਣਹਾਰੁ॥ਮਨਮੁਖ
ਮਹਲੁਨਪਾਇਨੀਕੂੜਿਮੁਠੇਕੂੜਿਆਰ॥੨॥ਹਉਮੈਕਰਤਾਜਗੁਮੁਆਗੁਰਬਿਨੁਘੋਰਅੰਧ
ਾਰੁ॥ਮਾਇਆਮੋਹਿਵਿਸਾਰਿਆਸੁਖਦਾਤਾਦਾਤਾਰੁ॥ਸਤਗੁਰੁਸੇਵਹਿਤਾਉਬਰਹਿਸਚੁਰਖਹਿ
ਉਰਧਾਰਿ॥ਕਿਰਪਾਤੇਹਰਿਪਾਈਐਸਚਿਸਬਦਿਵੀਚਾਰਿ॥੩॥ਸਤਗੁਰੁਸੇਵਿਮਨੁਨਿਰਮਲ

ਹਉਮੈਤਜਿਵਿਕਾਰ॥ਆਪੁਛੋਡਿਜੀਵਤਮਰੈਗੁਰਕੈਸਬਦਿਵੀਚਾਰ॥ਧੰਧਾਧਾਵਤਰਹਿਗਏਲਾਗਾਸ ੧੮
ਚਿਪਿਆਰੁ॥ਸਚਿਰਤੇਮੁਖਉਜਲੇਤਿਤੁਸਚੈਦਰਬਾਰਿ॥੪॥ਸਤਗੁਰੁਪੁਰਖੁਨਮੰਨਿਓਸਬਦਿਨਲਗੋ
ਪਿਆਰੁ॥ਇਸਨਾਨੁਦਾਨੁਜੇਤਾਕਰਹਿਦੂਜੈਭਾਇਖੁਆਰੁ॥ਹਰਿਜੀਉਆਪਣੀਕ੍ਰਿਪਾਕਰੇਤਾਲਾਗੈ
ਨਾਮਿਪਿਆਰੁ॥ਨਾਨਕਨਾਮੁਸਮਾਲਿਤੂਗੁਰਕੈਹੇਤਿਅਪਾਰਿ॥੫॥੨੦॥੫੩॥ਸਿਰੀਰਾਗੁਮਹਲਾ੩
॥ਕਿਸੁਹਉਸੇਵੀਕਿਆਜਪੁਕਰੀਸਤਗੁਰਪੂਛਉਜਾਇ॥ਸਤਗੁਰਕਾਭਾਣਾਮੰਨਿਲਈ
ਵਿਚਹੁਆਪੁਗਵਾਇ॥ਏਹਾਸੇਵਾਚਾਕਰੀਨਾਮੁਵਸੈਮਨਿਆਇ॥ਨਾਮੈਹੀਤੇਸੁਖੁਪਾਈਐਸਚੈਸ
ਬਦਿਸੁਹਾਇ॥੧॥ਮਨਮੇਰੇਅਨਦਿਨੁਜਾਗੁਹਰਿਚੇਤਿ॥ਆਪਣੀਖੇਤੀਰਖਿਲੈਕੂੰਜਪੜੈਗੀਖੇ
ਤਿ॥੧॥ਰਹਾਉ॥ਮਨਕੀਆਇਛਾਪੂਰੀਆਸਬਦਿਰਹਿਆਭਰਪੂਰਿ॥ਭੈਭਾਇਭਗਤਿਕਰਹਿ
ਦਿਨੁਰਾਤੀਹਰਿਜੀਉਵੇਖੈਸਦਾਹਦੂਰਿ॥ਸਚੈਸਬਦਿਸਦਾਮਨੁਰਾਤਾਭ੍ਰਮੁਗਇਆਸਰੀਰਹੁਦੂਰਿ॥
ਨਿਰਮਲੁਸਾਹਿਬੁਪਾਇਆਸਾਚਾਗੁਣੀਗਹੀਰੁ॥੨॥ਜੋਜਾਗੇਸੇਉਬਰੇਸੂਤੇਗਏਮੁਹਾਇ॥ਸਚਾਸਬ
ਦੁਨਪਛਾਣਿਓਸੁਪਨਾਗਇਆਵਿਹਾਇ॥ਸੁੰਞੇਘਰਕਾਪਾਹੁਣਾਜਿਉਆਇਆਤਿਉਜਾਇ॥ਮ
ਨਮੁਖਜਨਮੁਬਿਰਥਾਗਇਆਕਿਆਮੁਹੁਦੇਸੀਜਾਇ॥੩॥ਸਭਕਿਛੁਆਪੇਆਪਿਹੈਹਉਮੈਵਿ
ਚਿਕਹਨੁਨਜਾਇ॥ਗੁਰਕੈਸਬਦਿਪਛਾਣੀਐਦੁਖੁਹਉਮੈਵਿਚਹੁਗਵਾਇ॥ਸਤਗੁਰੁਸੇਵਨਿਆ
ਪਣਾਹਉਤਿਨਕੈਲਾਗਉਪਾਇ॥ਨਾਨਕਦਰਿਸਚੈਸਚਿਆਰਹਹਿਹਉਤਿਨਬਲਿਹਾਰੈਜਾਉ॥੪
॥੨੧॥੫੪॥ਸਿਰੀਰਾਗੁਮਹਲਾ੩ ॥ਜੇਵੇਲਾਵਖਤੁਵੀਚਾਰੀਐਤਾਕਿਤੁਵੇਲਾਭਗਤਿਹੋ
ਇ॥ਅਨਦਿਨੁਨਾਮੇਰਤਿਆਸਚੇਸਚੀਸੋਇ॥ਇਕੁਤਿਲੁਪਿਆਰਾਵਿਸਰੈਭਗਤਿਕਿਨੇਹੀਹੋਇ॥
ਮਨੁਤਨੁਸੀਤਲੁਸਾਚਸਿਉਸਾਸੁਨਬਿਰਥਾਕੋਇ॥੧॥ਮੇਰੇਮਨਹਰਿਕਾਨਾਮੁਧਿਆਇ॥ਸਾਚੀਭਗ
ਤਿਤਾਥੀਐਜਾਹਰਿਵਸੈਮਨਿਆਇ॥੧॥ਰਹਾਉ॥ਸਹਜੇਖੇਤੀਰਾਹੀਐਸਚੁਨਾਮੁਬੀਜੁਪਾਇ॥ਖੇ
ਤੀਜੰਮੀਅਘਾਈਮਨੂਆਰਜਾਸਹਜਿਸੁਭਾਇ॥ਗੁਰਕਾਸਬਦੁਅੰਮ੍ਰਿਤੁਹੈਜਿਤੁਪੀਤੈਤਿਖਜਾਇ॥
ਇਹੁਮਨੁਸਾਚਾਸਚਿਰਤਾਸਚੇਰਹਿਆਸਮਾਇ॥੨॥ਆਖਣੁਵੇਖਣੁਬੋਲਣਾਸਬਦੇਰਹਿਆਸਮ
ਾਇ॥ਬਾਣੀਵਜੀਚਹੁਜੁਗੀਸਚੋਸਚੁਸੁਣਾਇ॥ਹਉਮੈਮੇਰਾਰਹਿਗਇਆਸਚੈਲਇਆਮਿਲ

ਤਿਨ ਕਉ ਮਹਲੁ ਹਦੂਰਿ ਹੈ ਜੋ ਸਚਿ ਰਹੇ ਲਿਵ ਲਾਇ ॥੩॥ ਨਦਰੀ ਨਾਮੁ ਧਿਆਈਐ ਵਿਣੁ ਕਰਮਾ ਪਾਇਆ ਨ ਜਾਇ ॥ ਪੂਰੈ ਭਾਗਿ ਸਤਸੰਗਤਿ ਲਹੈ ਸਤਗੁਰੁ ਭੇਟੈ ਜਿਸੁ ਆਇ ॥ ਅਨਦਿਨੁ ਨਾਮੇ ਰਤਿਆ ਦੁਖੁ ਬਿਖਿਆ ਵਿਚਹੁ ਜਾਇ ॥ ਨਾਨਕ ਸਬਦਿ ਮਿਲਾਵੜਾ ਨਾਮੇ ਨਾਮਿ ਸਮਾਇ ॥੪॥੨੨॥੫੫॥

ਸਿਰੀਰਾਗੁ ਮਹਲਾ ੩ ॥ ਆਪਣਾ ਭਉ ਤਿਨ ਪਾਇਓਨੁ ਜਿਨ ਗੁਰ ਕਾ ਸਬਦੁ ਬੀਚਾਰਿ ॥ ਸਤਸੰਗਤੀ ਸਦਾ ਮਿਲਿ ਰਹੇ ਸਚੇ ਕੇ ਗੁਣ ਸਾਰਿ ॥ ਦੁਬਿਧਾ ਮੈਲੁ ਚੁਕਾਈਅਨੁ ਹਰਿ ਰਾਖਿਆ ਉਰ ਧਾਰਿ ॥ ਸਚੀ ਬਾਣੀ ਸਚੁ ਮਨਿ ਸਚੇ ਨਾਲਿ ਪਿਆਰੁ ॥੧॥ ਮਨ ਮੇਰੇ ਹਉਮੈ ਮੈਲੁ ਭਰ ਨਾਲਿ ॥ ਹਰਿ ਨਿਰਮਲੁ ਸਦਾ ਸੋਹਣਾ ਸਬਦਿ ਸਵਾਰਣਹਾਰੁ ॥੧॥ ਰਹਾਉ ॥ ਸਚੈ ਸਬਦਿ ਮਨੁ ਮੋਹਿਆ ਪ੍ਰਭਿ ਆਪੇ ਲਏ ਮਿਲਾਇ ॥ ਅਨਦਿਨੁ ਨਾਮੇ ਰਤਿਆ ਜੋਤੀ ਜੋਤਿ ਸਮਾਇ ॥ ਜੋਤੀ ਹੂ ਪ੍ਰਭੁ ਜਾਪਦਾ ਬਿਨੁ ਸਤਗੁਰ ਬੂਝ ਨ ਪਾਇ ॥ ਜਿਨ ਕਉ ਪੂਰਬਿ ਲਿਖਿਆ ਸਤਗੁਰੁ ਭੇਟਿਆ ਤਿਨ ਆਇ ॥੨॥ ਵਿਣੁ ਨਾਵੈ ਸਭ ਡੁੰਮਣੀ ਦੂਜੈ ਭਾਇ ਖੁਆਇ ॥ ਤਿਸੁ ਬਿਨੁ ਘੜੀ ਨ ਜੀਵਦੀ ਦੁਖੀ ਰੈਣਿ ਵਿਹਾਇ ॥ ਭਰਮਿ ਭੁਲਾਣਾ ਅੰਧੁਲਾ ਫਿਰਿ ਫਿਰਿ ਆਵੈ ਜਾਇ ॥ ਨਦਰਿ ਕਰੇ ਪ੍ਰਭੁ ਆਪਣੀ ਆਪੇ ਲਏ ਮਿਲਾਇ ॥੩॥ ਸਭੁ ਕਿਛੁ ਸੁਣਦਾ ਵੇਖਦਾ ਕਿਉ ਮੁਕਰਿ ਪਇਆ ਜਾਇ ॥ ਪਾਪੋ ਪਾਪੁ ਕਮਾਵਦੇ ਪਾਪੇ ਪਚਹਿ ਪਚਾਇ ॥ ਸੋ ਪ੍ਰਭੁ ਨਦਰਿ ਨ ਆਵਈ ਮਨਮੁਖਿ ਬੂਝ ਨ ਪਾਇ ॥ ਜਿਸੁ ਵੇਖਾਲੇ ਸੋਈ ਵੇਖੈ ਨਾਨਕ ਗੁਰਮੁਖਿ ਪਾਇ ॥੪॥੨੩॥੫੬॥

ਸੀਰਾਗੁ ਮਹਲਾ ੩ ॥ ਬਿਨੁ ਗੁਰ ਰੋਗੁ ਨ ਤੁਟਈ ਹਉਮੈ ਪੀੜ ਨ ਜਾਇ ॥ ਗੁਰ ਪਰਸਾਦੀ ਮਨਿ ਵਸੈ ਨਾਮੇ ਰਹੈ ਸਮਾਇ ॥ ਗੁਰ ਸਬਦੀ ਹਰਿ ਪਾਈਐ ਬਿਨੁ ਸਬਦੈ ਭਰਮਿ ਭੁਲਾਇ ॥੧॥ ਮਨ ਰੇ ਨਿਜ ਘਰਿ ਵਾਸਾ ਹੋਇ ॥ ਰਾਮ ਨਾਮੁ ਸਾਲਾਹਿ ਤੂ ਫਿਰਿ ਆਵਣ ਜਾਣੁ ਨ ਹੋਇ ॥੧॥ ਰਹਾਉ ॥ ਹਰਿ ਇਕੋ ਦਾਤਾ ਵਰਤਦਾ ਦੂਜਾ ਅਵਰੁ ਨ ਕੋਇ ॥ ਸਬਦਿ ਸਾਲਾਹੀ ਮਨਿ ਵਸੈ ਸਹਜੇ ਹੀ ਸੁਖੁ ਹੋਇ ॥ ਸਭ ਨਦਰੀ ਅੰਦਰਿ ਵੇਖਦਾ ਜੈ ਭਾਵੈ ਤੈ ਦੇਇ ॥੨॥ ਹਉਮੈ ਸਭਾ ਗਣਤ ਹੈ ਗਣਤੈ ਨਉ ਸੁਖੁ ਨਾਹਿ ॥ ਬਿਖੁ ਕੀ ਕਾਰ ਕਮਾਵਣੀ ਬਿਖੁ ਹੀ ਮਾਹਿ ਸਮਾਹਿ ॥ ਬਿਨੁ ਨਾਵੈ ਠਉਰੁ ਨ ਪਾਇਨੀ ਜਮ ਪੁਰਿ ਦੂਖ ਸਹਾਹਿ ॥੩॥ ਜੀਉ ਪਿੰਡੁ ਸਭੁ ਤਿਸ ਦਾ ਤਿਸੈ ਦਾ ਆਧਾਰੁ ॥ ਗੁਰ ਪਰਸਾਦੀ ਬੁਝੀਐ ਤਾ ਪਾਏ ਮੋਖ ਦੁਆਰੁ ॥ ਨਾਨਕ ਨਾਮੁ ਸਲਾਹਿ ਤੂੰ ਅੰਤੁ ਨ ਪਾਰਾਵਾਰੁ ॥੪॥੨੪॥੫੭॥

ਸਿਰੀਰਾਗੁ ਮਹਲਾ ੩ ॥ ਤਿਨਾ ਅਨੰਦੁ ਸਦਾ ਸੁਖੁ ਹੈ ਜਿਨਾ ਸਚੁ ਨਾਮੁ ਆਧਾਰੁ ॥ ਗੁਰ ਸਬਦੀ ਸਚੁ ਪਾਇਆ ਦੂਖ ਨਿਵਾਰਣਹਾਰੁ ॥ ਸਦਾ ਸਦਾ ਸਾਚੇ ਗੁਣ ਗਾਵਹਿ ਸਾਚੈ ਨਾਇ ਪਿਆਰੁ ॥ ਕਿਰਪਾ ਕਰਿ ਕੈ ਆਪਣੀ ਦਿਤੋਨੁ ਭਗਤਿ ਭੰਡਾਰੁ ॥੧॥ ਮਨ ਰੇ ਸਦਾ ਅਨੰਦੁ ਗੁਣ ਗਾਇ ॥ ਸਚੀ ਬਾਣੀ ਹਰਿ ਪਾਈਐ ਹਰਿ ਸਿਉ ਰਹੈ ਸਮਾਇ ॥੧॥ ਰਹਾਉ ॥ ਸਚੀ ਭਗਤੀ ਮਨੁ ਲਾਲੁ ਥੀਆ ਰਤਾ ਸਹਜਿ ਸੁਭਾਇ ॥ ਗੁਰ ਸਬਦੀ ਮਨੁ ਮੋਹਿਆ ਕਹਣਾ ਕਛੂ ਨ ਜਾਇ ॥ ਜਿਹਵਾ ਰਤੀ ਸਬਦਿ ਸਚੈ ਅੰਮ੍ਰਿਤੁ ਪੀਵੈ ਰਸਿ ਗੁਣ ਗਾਇ ॥ ਗੁਰਮੁਖਿ ਏਹੁ ਰੰਗੁ ਪਾਈਐ ਜਿਸ ਨੋ ਕਿਰਪਾ ਕਰੇ ਰਜਾਇ ॥੨॥ ਸੰਸਾ ਇਹੁ ਸੰਸਾਰੁ ਹੈ ਸੁਤਿਆ ਰੈਣਿ ਵਿਹਾਇ ॥ ਇਕਿ ਆਪਣੈ ਭਾਣੈ ਕਢਿ ਲਇਅਨੁ ਆਪੇ ਲਇਓਨੁ ਮਿਲਾਇ ॥ ਆਪੇ ਹੀ ਆਪਿ ਮਨਿ ਵਸਿਆ ਮਾਇਆ ਮੋਹੁ ਚੁਕਾਇ ॥ ਆਪਿ ਵਡਾਈ ਦਿਤੀਅਨੁ ਗੁਰਮੁਖਿ ਦੇਇ ਬੁਝਾਇ ॥੩॥ ਸਭਨਾ ਕਾ ਦਾਤਾ ਏਕੁ ਹੈ ਭੁਲਿਆ ਲਏ ਸਮਝਾਇ ॥ ਇਕਿ ਆਪੇ ਆਪਿ ਖੁਆਇਅਨੁ ਦੂਜੈ ਛਡਿਅਨੁ ਲਾਇ ॥ ਗੁਰਮਤੀ ਹਰਿ ਪਾਈਐ ਜੋਤੀ ਜੋਤਿ ਮਿਲਾਇ ॥ ਅਨਦਿਨੁ ਨਾਮੇ ਰਤਿਆ ਨਾਨਕ ਨਾਮਿ ਸਮਾਇ ॥੪॥੨੫॥੫੮॥

ਸਿਰੀਰਾਗੁ ਮਹਲਾ ੩ ॥ ਗੁਣਵੰਤੀ ਸਚੁ ਪਾਇਆ ਤ੍ਰਿਸਨਾ ਤਜਿ ਵਿਕਾਰ ॥ ਗੁਰ ਸਬਦੀ ਮਨੁ ਰੰਗਿਆ ਰਸਨਾ ਪ੍ਰੇਮ ਪਿਆਰਿ ॥ ਬਿਨੁ ਸਤਿਗੁਰ ਕਿਨੈ ਨ ਪਾਇਓ ਕਰਿ ਵੇਖਹੁ ਮਨਿ ਵੀਚਾਰਿ ॥ ਮਨਮੁਖ ਮੈਲੁ ਨ ਉਤਰੈ ਜਿਚਰੁ ਗੁਰ ਸਬਦਿ ਨ ਕਰੇ ਪਿਆਰੁ ॥੧॥ ਮਨ ਮੇਰੇ ਸਤਿਗੁਰ ਕੈ ਭਾਣੈ ਚਲੁ ॥ ਨਿਜ ਘਰਿ ਵਸਹਿ ਅੰਮ੍ਰਿਤੁ ਪੀਵਹਿ ਤਾ ਸੁਖ ਲਹਹਿ ਮਹਲੁ ॥੧॥ ਰਹਾਉ ॥ ਅਉਗੁਣਵੰਤੀ ਗੁਣੁ ਕੋ ਨਹੀ ਬਹਣਿ ਨ ਮਿਲੈ ਹਦੂਰਿ ॥ ਮਨਮੁਖਿ ਸਬਦੁ ਨ ਜਾਣਈ ਅਵਗਣਿ ਸੋ ਪ੍ਰਭੁ ਦੂਰਿ ॥ ਜਿਨੀ ਸਚੁ ਪਛਾਣਿਆ ਸਚਿ ਰਤੇ ਭਰਪੂਰਿ ॥ ਗੁਰ ਸਬਦੀ ਮਨੁ ਬੇਧਿਆ ਪ੍ਰਭੁ ਮਿਲਿਆ ਆਪਿ ਹਦੂਰਿ ॥੨॥ ਆਪੇ ਰੰਗਣਿ ਰੰਗਿਓਨੁ ਸਬਦੇ ਲਇਓਨੁ ਮਿਲਾਇ ॥ ਸਚਾ ਰੰਗੁ ਨ ਉਤਰੈ ਜੋ ਸਚਿ ਰਤੇ ਲਿਵ ਲਾਇ ॥ ਚਾਰੇ ਕੁੰਡਾ ਭਵਿ ਥਕੇ ਮਨਮੁਖ ਬੂਝ ਨ ਪਾਇ ॥ ਜਿਸੁ ਸਤਿਗੁਰੁ ਮੇਲੇ ਸੋ ਮਿਲੈ ਸਚੈ ਸਬਦਿ ਸਮਾਇ ॥੩॥ ਮਿਤ੍ਰ ਘਣੇਰੇ ਕਰਿ ਥਕੀ ਮੇਰਾ ਦੁਖੁ ਕਾਟੈ ਕੋਇ ॥ ਮਿਲਿ ਪ੍ਰੀਤਮ ਦੁਖੁ ਕਟਿਆ ਸਬਦਿ ਮਿਲਾਵਾ ਹੋਇ ॥ ਸਚੁ ਖਟਣਾ ਸਚੁ ਰਾਸਿ ਹੈ ਸਚੇ ਸਚੀ ਸੋਇ ॥ ਸਚਿ ਮਿਲੇ ਸੇ ਨ ਵਿਛੁੜਹਿ ਨਾਨਕ ਗੁਰਮੁਖਿ ਹੋਇ ॥੪॥੨੬॥੫੯॥

ਸਿਰੀਰਾਗੁ ਮਹਲਾ ੩ ॥ ਆਪੇ ਕਾਰਣੁ ਕਰਤਾ ਕਰੇ ਸ੍ਰਿਸਟਿ ਦੇ

ਖੇਆਪਿਉਪਾਇ॥ਸਭਣੈਕੋਇਇਕੁਵਰਤਦਾਅਲਖੁਨਲਖਿਆਜਾਇ॥ਆਪੇਪ੍ਰਭੂਦਇਆਲੁਹੈ
ਆਪੇਦੇਇਬੁਝਾਇ॥ਗੁਰਮਤੀਸਦਮਨਿਵਸਿਆਸਚਿਰਹੇਲਿਵਲਾਇ॥੧॥ਮਨਮੇਰੇਗੁਰਕੀ
ਮੰਨਿਲੈਰਜਾਇ॥ਮਨੁਤਨੁਸੀਤਲੁਸਭੁਥੀਐਨਾਮੁਵਸੈਮਨਿਆਇ॥੧॥ਰਹਾਉ॥ਜਿਨਿਕਰਿਕਾ
ਰਣੁਧਾਰਿਆਸੋਈਸਾਰਕਰੇਇ॥ਗੁਰਕੈਸਬਦਿਪਛਾਣੀਐਜਾਆਪੇਨਦਰਿਕਰੇਇ॥ਸੇਜਨਸਬ
ਦੇਸੋਹਣੇਤਿਤੁਸਚੈਦਰਬਾਰਿ॥ਗੁਰਮੁਖਿਸਚੈਸਬਦਿਰਤੇਆਪਿਮੇਲੇਕਰਤਾਰਿ॥੨॥ਗੁਰਮਤੀਸਚੁ
ਸਲਾਹਣਾਜਿਸਦਾਅੰਤੁਨਪਾਰਾਵਾਰੁ॥ਘਟਿਘਟਿਆਪੇਹੁਕਮਿਵਸੈਹੁਕਮੇਕਰੇਬੀਚਾਰੁ॥ਗੁਰਸ
ਬਦੀਸਾਲਾਹੀਐਹਉਮੈਵਿਚਹੁਖੋਇ॥ਸਾਧਨਨਾਵੈਬਾਹਰੀਅਵਗਣਵੰਤੀਰੋਇ॥੩॥ਸਚੁਸਲਾ
ਹੀਸਚਿਲਗਾਸਚੈਨਾਇਤ੍ਰਿਪਤਿਹੋਇ॥ਗੁਣਵੀਚਾਰੀਗੁਣਸੰਗ੍ਰਹਾਅਵਗੁਣਕਢਾਧੋਇ॥ਆਪੇਮੇ
ਲਿਮਿਲਾਇਦਾਫਿਰਿਵੇਛੋੜਾਨਹੋਇ॥ਨਾਨਕਗੁਰੁਸਾਲਾਹੀਆਪਣਾਜਿਦੂਪਾਈਪ੍ਰਭੁਸੋਇ॥੪॥੨
੭॥੬੦॥ਸਿਰੀਰਾਗੁਮਹਲਾ੩ ॥ਸੁਣਿਸੁਣਿਕਾਮਗਹੇਲੀਏਕਿਆਚਲਹਿਬਾਹਲੁਡਾ
ਇ॥ਆਪਣਾਪਿਰੁਨਪਛਾਣਹੀਕਿਆਮੁਹੁਦੇਸਹਿਜਾਇ॥ਜਿਨੀਸਖੀਕੰਤੁਪਛਾਣਿਆਹਉਤਿ
ਨਕੈਲਾਗਉਪਾਇ॥ਤਿਨਹੀਜੈਸੀਥੀਰਹਾਸਤਸੰਗਤਿਮੇਲਿਮਿਲਾਇ॥੧॥ਮੁੰਧੇਕੂੜਿਮੁਠੀਕੂੜਿ
ਆਰਿ॥ਪਿਰੁਪ੍ਰਭੁਸਾਚਾਸੋਹਣਾਪਾਈਐਗੁਰਬੀਚਾਰਿ॥੧॥ਰਹਾਉ॥ਮਨਮੁਖਿਕੰਤੁਨਪਛਾਣਈਤਿਨ
ਕਿਉਰੈਣਿਵਿਹਾਇ॥ਗਰਬਿਅਟੀਆਤ੍ਰਿਸਨਜਲਹਿਦੁਖੁਪਾਵਹਿਦੂਜੈਭਾਇ॥ਸਬਦਿਰਤੀਆਸੋ
ਹਾਗਣੀਤਿਨਵਿਚਹੁਹਉਮੈਜਾਇ॥ਸਦਾਪਿਰੁਰਾਵਹਿਆਪਣਾਤਿਨਾਸੁਖੇਸੁਖਿਵਿਹਾਇ॥੨॥ਗਿ
ਆਨਵਿਹੂਣੀਪਿਰਮੁਤੀਆਪਿਰਮੁਨਪਾਇਆਜਾਇ॥ਅਗਿਆਨਮਤੀਅੰਧੇਰੁਹੈਬਿਨੁਪਿਰਦੇਖੇ
ਭੁਖਨਜਾਇ॥ਆਵਹੁਮਿਲਹੁਸਹੇਲੀਹੋਮੈਪਿਰੁਦੇਹੁਮਿਲਾਇ॥ਪੂਰੈਭਾਗਿਸਤਿਗੁਰੁਮਿਲੈਪਿਰੁ
ਪਾਇਆਸਚਿਸਮਾਇ॥੩॥ਸੇਸਹੀਆਸੋਹਾਗਣੀਜਿਨਕਉਨਦਰਿਕਰੇਇ॥ਖਸਮੁਪਛਾਣਹਿ
ਆਪਣਾਤਨੁਮਨੁਆਗੈਦੇਇ॥ਘਰਿਵਰੁਪਾਇਆਆਪਣਾਹਉਮੈਦੂਰਿਕਰੇਇ॥ਨਾਨਕਸੋਭਾਵੰ
ਤੀਆਸੋਹਾਗਣੀਅਨਦਿਨੁਭਗਤਿਕਰੇਇ॥੪॥੨੮॥੬੧॥ਸਿਰੀਰਾਗੁਮਹਲਾ੩ ॥
ਇਕਿਪਿਰੁਰਾਵਹਿਆਪਣਾਹਉਕੈਦਰਿਪੂਛਉਜਾਇ॥ਸਤਿਗੁਰੁਸੇਵੀਭਾਉਕਰਿਮੈਪਿਰੁਦੇਹੁਮਿਲਾਇ

॥ਸਭੁਉਪਾਏਆਪੇਵੇਖੈਕਿਸੁਨੇੜੈਕਿਸੁਦੂਰਿ॥ਜਿਨਿਪਿਰੁਸੰਗੇਜਾਣਿਆਪਿਰੁਰਾਵੇਸਦਾਹਦੂਰਿ॥ ੨੦
੧॥ਮੁੰਧੇਤੂਚਲੁਗੁਰਕੈਭਾਇ॥ਅਨਦਿਨੁਰਾਵਹਿਪਿਰੁਆਪਣਾਸਹਜੇਸਚਿਸਮਾਇ॥੧॥ਰਹਾਉ॥
ਸਬਦਿਰਤੀਆਸੋਹਾਗਣੀਸਚੈਸਬਦਿਸੀਗਾਰਿ॥ਹਰਿਵਰੁਪਾਇਨਿਘਰਿਆਪਣੈਗੁਰਕੈਹੇਤਿਪਿਆ
ਰਿ॥ਸੇਜਸੁਹਾਵੀਹਰਿਰੰਗਿਰਵੈਭਗਤਿਭਰੇਭੰਡਾਰ॥ਸੋਪ੍ਰਭੁਪ੍ਰੀਤਮੁਮਨਿਵਸੈਜਿਸਭਸੈਦੇਇਅਧਾ
ਰੁ॥੨॥ਪਿਰੁਸਾਲਾਹਨਿਆਪਣਾਤਿਨਕੈਹਉਸਦਬਲਿਹਾਰੈਜਾਉ॥ਮਨੁਤਨੁਅਰਪੀਸਿਰੁਦੇਈਤਿਨ
ਕੈਲਾਗਾਪਾਇ॥ਜਿਨੀਇਕੁਪਛਾਣਿਆਦੂਜਾਭਾਉਚੁਕਾਇ॥ਗੁਰਮੁਖਿਨਾਮੁਪਛਾਣੀਐਨਾਨਕਸ
ਚਿਸਮਾਇ॥੩॥੨੯॥੬੨॥ਸਿਰੀਰਾਗੁਮਹਲਾ੩ ॥ਹਰਿਜੀਸਚਾਸਚੁਤੂਸਭੁਕਿਛੁਤੇ
ਰੈਚੀਰੈ॥ਲਖਚਉਰਾਸੀਹਤਰਸਦੇਫਿਰੇਬਿਨੁਗੁਰਭੇਟੇਪੀਰੈ॥ਹਰਿਜੀਉਬਖਸੇਬਖਸਿਲਏਸੂਖਸਦਾ
ਸਰੀਰੈ॥ਗੁਰਪਰਸਾਦੀਸੇਵਕਰੀਸਚੁਗਹਿਰਗੰਭੀਰੈ॥੧॥ਮਨਮੇਰੇਨਾਮਿਰਤੇਸੁਖੁਹੋਇ॥ਗੁਰਮਤੀਨਾਮੁਸ
ਲਾਹੀਐਦੂਜਾਅਵਰੁਨਕੋਇ॥੧॥ਰਹਾਉ॥ਧਰਮਰਾਇਨੋਹੁਕਮੁਹੈਬਹਿਸਚਾਧਰਮੁਬੀਚਾਰਿ॥ਦੂ
ਜੈਭਾਇਦੁਸਟੁਆਤਮਾਓਹੁਤੇਰੀਸਰਕਾਰ॥ਅਧਿਆਤਮੀਹਰਿਗੁਣਤਾਸੁਮਨਿਜਪਹਿਏਕੁਮੁਰਾਰਿ॥
ਤਿਨਕੀਸੇਵਾਧਰਮਰਾਇਕਰੈਧੰਨੁਸਵਾਰਣਹਾਰੁ॥੨॥ਮਨਕੇਬਿਕਾਰਮਨਹਿਤਜੈਮਨਿਚੂਕੈਮੋਹੁਅਭਿਮਾ
ਨੁ॥ਆਤਮਰਾਮੁਪਛਾਣਿਆਸਹਜੇਨਾਮਿਸਮਾਨੁ॥ਬਿਨੁਸਤਿਗੁਰਮੁਕਤਿਨਪਾਈਐਮਨਮੁਖਿਫਿਰੈ
ਦਿਵਾਨੁ॥ਸਬਦੁਨਚੀਨੈਕਥਨੀਬਦਨੀਕਰੇਬਿਖਿਆਮਾਹਿਸਮਾਨੁ॥੩॥ਸਭੁਕਿਛੁਆਪੇਆਪਿ
ਹੈਦੂਜਾਅਵਰੁਨਕੋਇ॥ਜਿਉਬੋਲਾਏਤਿਉਬੋਲੀਐਜਾਆਪਿਬੁਲਾਏਸੋਇ॥ਗੁਰਮੁਖਿਬਾਣੀ
ਬ੍ਰਹਮੁਹੈਸਬਦਿਮਿਲਾਵਾਹੋਇ॥ਨਾਨਕਨਾਮੁਸਮਾਲਿਤੂਜਿਤੁਸੇਵਿਐਸੁਖੁਹੋਇ॥੪॥੩੦॥੬
੩॥ਸਿਰੀਰਾਗੁਮਹਲਾ੩ ॥ਜਗਿਹਉਮੈਮੈਲੁਦੁਖੁਪਾਇਆਮਲੁਲਾਗੀਦੂਜੈਭਾਇ॥
ਮਲੁਹਉਮੈਧੋਤੀਕਿਵੈਨਉਤਰੈਜੇਸਉਤੀਰਥਨਾਇ॥ਬਹੁਬਿਧਿਕਰਮਕਮਾਵਦੇਦੂਣੀਮਲੁਲਾ
ਗੀਆਇ॥ਪੜਿਐਮੈਲੁਨਉਤਰੈਪੂਛਹੁਗਿਆਨੀਆਜਾਇ॥੧॥ਮਨਮੇਰੇਗੁਰਸਰਣਿਆਵੈਤਾ
ਨਿਰਮਲੁਹੋਇ॥ਮਨਮੁਖਹਰਿਹਰਿਕਰਿਥਕੇਮੈਲੁਨਸਕੀਧੋਇ॥੧॥ਰਹਾਉ॥ਮਨਿਮੈਲੈਭਗਤਿ
ਨਹੋਵਈਨਾਮੁਨਪਾਇਆਜਾਇ॥ਮਨਮੁਖਮੈਲੇਮੈਲੇਮੁਏਜਾਸਨਿਪਤਿਗਵਾਇ॥ਗੁਰਪਰਸਾਦੀਮ

ਨਿਵਸੈਮਲੁਹਉਮੈਜਾਇਸਮਾਇ॥ਜਿਉਅੰਧੇਰੈਦੀਪਕੁਬਾਲੀਐਤਿਉਗੁਰਗਿਆਨਿਅਗਿਆਨੁਤ
ਜਾਇ॥੨॥ਹਮਕੀਆਹਮਕਰਹਗੇਹਮਮੂਰਖਗਾਵਾਰ॥ਕਰਣੈਵਾਲਾਵਿਸਰਿਆਦੂਜੈਭਾਇਪਿਆ
ਰੁ॥ਮਾਇਆਜੇਵਡੁਦੁਖੁਨਹੀਸਭਿਭਵਿਥਕੇਸੰਸਾਰੁ॥ਗੁਰਮਤੀਸੁਖੁਪਾਈਐਸਚੁਨਾਮੁਉਰਧਾਰਿ
॥੩॥ਜਿਸਨੋਮੇਲੇਸੋਮਿਲੈਹਉਤਿਸੁਬਲਿਹਾਰੈਜਾਉ॥ਏਮਨਭਗਤੀਰਤਿਆਸਚੁਬਾਣੀਨਿਜਥਾ
ਉ॥ਸਚਿਰਤੇਜਿਹਵਾਰਤੀਹਰਿਗੁਣਸਚੇਗਾਉ॥ਨਾਨਕਨਾਮੁਨਵੀਸਰੈਸਚੇਮਾਹਿਸਮਾਉ॥੪॥੩੩॥

ਸਿਰੀਰਾਗੁਮਹਲਾ੪ ਘਰੁ੧

੩੧॥੬੪॥
ਮੈਮਨਿਤਨਿਬਿਰਹੁਅਤਿਅਗਲਾਕਿਉਪ੍ਰੀਤਮੁਮਿਲੈਘਰਿਆਇ॥ਜਾਦੇਖਾਪ੍ਰਭੁਆਪਣਾਪ੍ਰਭਿ
ਦੇਖਿਐਦੁਖੁਜਾਇ॥ਜਾਇਪੁਛਾਤਿਨਸਜਣਾਪ੍ਰਭੁਕਿਤੁਬਿਧਿਮਿਲੈਮਿਲਾਇ॥੧॥ਮੇਰੇਸਤਿਗੁਰਾ
ਮੈਤੁਝਬਿਨੁਅਵਰੁਨਕੋਇ॥ਹਮਮੂਰਖਮੁਗਧਸਰਣਾਗਤੀਕਰਿਕਿਰਪਾਮੇਲੇਹਰਿਸੋਇ॥੧॥
ਰਹਾਉ॥ਸਤਿਗੁਰੁਦਾਤਾਹਰਿਨਾਮਕਾਪ੍ਰਭੁਆਪਿਮਿਲਾਵੈਸੋਇ॥ਸਤਿਗੁਰਿਹਰਿਪ੍ਰਭੁਬੁਝਿਆਗੁ
ਰਜੇਵਡੁਅਵਰੁਨਕੋਇ॥ਹਉਗੁਰਸਰਣਾਈਢਹਿਪਵਾਕਰਿਦਇਆਮੇਲੇਪ੍ਰਭੁਸੋਇ॥੨॥ਮਨਹ
ਠਿਕਿਨੈਨਪਾਇਆਕਰਿਉਪਾਵਥਕੇਸਭੁਕੋਇ॥ਸਹਸਸਿਆਣਪਕਰਿਰਹੇਮਨਿਕੋਰੈਰੰਗੁਨਹੋ
ਇ॥ਕੂੜਿਕਪਟਿਕਿਨੈਨਪਾਇਓਜੋਬੀਜੈਖਾਵੈਸੋਇ॥੩॥ਸਭਨਾਤੇਰੀਆਸਪ੍ਰਭੁਸਭਜੀਅਤੇ
ਰੇਤੂੰਰਾਸਿ॥ਪ੍ਰਭਤੁਧਹੁਖਾਲੀਕੋਨਹੀਦਰਿਗੁਰਮੁਖਾਨੋਸਾਬਾਸਿ॥ਬਿਖੁਭਉਜਲਿਡੁਬਦੇਕਢਿ
ਲੈਜਨਨਾਨਕਕੀਅਰਦਾਸਿ॥੪॥੧॥੬੫॥ਸਿਰੀਰਾਗੁਮਹਲਾ੪ ॥ਨਾਮੁਮਿਲੈਮਨੁਤ੍ਰਿ
ਪਤੀਐਬਿਨੁਨਾਮੈਧ੍ਰਿਗੁਜੀਵਾਸੁ॥ਕੋਈਗੁਰਮੁਖਿਸਜਣੁਜੇਮਿਲੈਮੈਦਸੇਪ੍ਰਭੁਗੁਣਤਾਸੁ॥ਹਉ
ਤਿਸੁਵਿਟਹੁਚਉਖੰਨੀਐਮੈਨਾਮਕਰੇਪਰਗਾਸੁ॥੧॥ਮੇਰੇਪ੍ਰੀਤਮਾਹਉਜੀਵਾਨਾਮੁਧਿਆਇ॥ਬਿ
ਨੁਨਾਵੈਜੀਵਣੁਨਾਥੀਐਮੇਰੇਸਤਿਗੁਰਨਾਮੁਦ੍ਰਿੜਾਇ॥੧॥ਰਹਾਉ॥ਨਾਮੁਅਮੋਲਕੁਰਤਨੁਹੈਪੂਰੇ
ਸਤਿਗੁਰਪਾਸਿ॥ਸਤਿਗੁਰਸੇਵੈਲਗਿਆਕਢਿਰਤਨੁਦੇਵੈਪਰਗਾਸਿ॥ਧੰਨੁਵਡਭਾਗੀਵਡਭਾਗੀ
ਆਜੋਆਇਮਿਲੈਗੁਰਪਾਸਿ॥੨॥ਜਿਨਾਸਤਿਗੁਰੁਪੁਰਖੁਨਭੇਟਿਓਸੇਭਾਗਹੀਣਵਸਿਕਾਲ॥
ਓਇਫਿਰਿਫਿਰਿਜੋਨਿਭਵਾਈਅਹਿਵਿਚਿਵਿਸਟਾਕਰਿਵਿਕਰਾਲ॥ਓਨਾਪਾਸਿਦੁਆਸਿਨਭਿ

ਢੀਐਜਿਨਅੰਤਰਿਲੋਭੁਚੰਡਾਲ॥੩॥ਸਤਿਗੁਰੁਪੁਰਖੁਅੰਮ੍ਰਿਤਸਰੁਵਡਭਾਗੀਨਾਵਹਿਆਇ॥ਉਨ ੨੧
ਜਨਮਜਨਮਕੀਮੈਲੁਉਤਰੈਨਿਰਮਲਨਾਮੁਦ੍ਰਿੜਾਇ॥ਜਨਨਾਨਕਉਤਮਪਦੁਪਾਇਆਸਤਿਗੁਰ
ਕੀਲਿਵਲਾਇ॥੪॥੨॥੬੬॥ਸਿਰੀਰਾਗੁਮਹਲਾ੪ ॥ਗੁਣਗਾਵਾਗੁਣਵਿਥਰਾਗੁ
ਣਬੋਲੀਮੇਰੀਮਾਇ॥ਗੁਰਮੁਖਿਸਜਣੁਗੁਣਕਾਰੀਆਮਿਲਿਸਜਣਹਰਿਗੁਣਗਾਇ॥ਹੀਰੈ
ਹੀਰੁਮਿਲਿਬੇਧਿਆਰੰਗਿਚਲੂਲੈਨਾਇ॥੧॥ਮੇਰੇਗੋਵਿੰਦਾਗੁਣਗਾਵਾਤ੍ਰਿਪਤਿਮਨਿਹੋਇ॥
ਅੰਤਰਿਪਿਆਸਹਰਿਨਾਮਕੀਗੁਰੁਤੁਸਿਮਿਲਾਵੈਸੋਇ॥੧॥ਰਹਾਉ॥ਮਨੁਰੰਗਹੁਵਡਭਾਗੀਹੋਗੁ
ਰੁਤੁਠਾਕਰੇਪਸਾਉ॥ਗੁਰੁਨਾਮੁਦ੍ਰਿੜਾਏਰੰਗਸਿਉਹਉਸਤਿਗੁਰਕੈਬਲਿਜਾਉ॥ਬਿਨੁਸਤਿਗੁਰ
ਹਰਿਨਾਮੁਨਲਭਈਲਖਕੋਟੀਕਰਮਕਮਾਉ॥੨॥ਬਿਨੁਭਾਗਾਸਤਿਗੁਰੁਨਾਮਿਲੈਘਰਿਬੈਠਿਆ
ਨਿਕਟਿਨਿਤਪਾਸਿ॥ਅੰਤਰਿਅਗਿਆਨਦੁਖੁਭਰਮੁਹੈਵਿਚਿਪੜਦਾਦੂਰਿਪਈਆਸਿ॥ਬਿਨੁਸ
ਤਿਗੁਰਭੇਟੇਕੰਚਨੁਨਾਥੀਐਮਨਮੁਖੁਲੋਹੁਬੂਡਾਬੇੜੀਪਾਸਿ॥੩॥ਸਤਿਗੁਰੁਬੋਹਿਥੁਹਰਿਨਾਵਹੈ
ਕਿਤੁਬਿਧਿਚੜਿਆਜਾਇ॥ਸਤਿਗੁਰਕੈਭਾਣੈਜੋਚਲੈਵਿਚਿਬੋਹਿਥਬੈਠਾਆਇ॥ਧੰਨੁਧੰਨੁ
ਵਡਭਾਗੀਨਾਨਕਾਜਿਨਾਸਤਿਗੁਰੁਲਏਮਿਲਾਇ॥੪॥੩॥੬੭॥ਸਿਰੀਰਾਗੁਮਹਲਾ੪
॥ਹਉਪੰਥੁਦਸਾਈਨਿਤਖੜੀਕੋਈਪ੍ਰਭੁਦਸੇਤਿਨਿਜਾਉ॥ਜਿਨੀਮੇਰਾਪਿਆਰਾਰਾਵਿਆਤਿਨਪੀ
ਛੈਲਾਗਿਫਿਰਾਉ॥ਕਰਿਮਿੰਨਤਿਕਰਿਜੋਦੜੀਮੈਪ੍ਰਭੁਮਿਲਣੈਕਾਚਾਉ॥੧॥ਮੇਰੇਭਾਈਜਨਾਕੋ
ਈਮੋਕਉਹਰਿਪ੍ਰਭੁਮੇਲਿਮਿਲਾਇ॥ਹਉਸਤਿਗੁਰਵਿਟਹੁਵਾਰਿਆਜਿਨਿਹਰਿਪ੍ਰਭੁਦੀਆਦਿ
ਖਾਇ॥੧॥ਰਹਾਉ॥ਹੋਇਨਿਮਾਣੀਢਹਿਪਵਾਪੂਰੇਸਤਿਗੁਰਪਾਸਿ॥ਨਿਮਾਣਿਆਗੁਰੁਮਾਣੁਹੈ
ਗੁਰੁਸਤਿਗੁਰੁਕਰੇਸਾਬਾਸਿ॥ਹਉਗੁਰੁਸਾਲਾਹਿਨਰਜਊਮੈਮੇਲੇਹਰਿਪ੍ਰਭੁਪਾਸਿ॥੨॥ਸਤਿਗੁ
ਰਨੋਸਭਕੋਲੋਚਦਾਜੇਤਾਜਗਤੁਸਭੁਕੋਇ॥ਬਿਨੁਭਾਗਾਦਰਸਨੁਨਾਥੀਐਭਾਗਹੀਣਬਹਿ
ਰੋਇ॥ਜੋਹਰਿਪ੍ਰਭਭਾਣਾਸੋਥੀਆਧੁਰਿਲਿਖਿਆਨਮੇਟੈਕੋਇ॥੩॥ਆਪੇਸਤਿਗੁਰੁਆ
ਪਿਹਰਿਆਪੇਮੇਲਿਮਿਲਾਇ॥ਆਪਿਦਇਆਕਰਿਮੇਲਸੀਗੁਰਸਤਿਗੁਰਪੀਛੈਪਾਇ॥ਸ
ਭੁਜਗਜੀਵਨੁਜਗਿਆਪਿਹੈਨਾਨਕਜਲੁਜਲਹਿਸਮਾਇ॥੪॥੪॥੬੮॥ਸਿਰੀਰਾਗੁਮਹਲਾ
੪

॥ਰਸੁਅੰਮ੍ਰਿਤੁਨਾਮੁਰਸੁਅਤਿਭਲਾਕਿਤੁਬਿਧਿਮਿਲੈਰਸੁਖਾਇ॥ਜਾਇਪੁਛਹੁਸੋਹਾਗਣੀਤੁਸਾਕਿਉ
ਕਰਿਮਿਲਿਆਪ੍ਰਭੁਆਇ॥ਓਇਵੇਪਰਵਾਹਨਬੋਲਨੀਹਉਮਲਿਮਲਿਧੋਵਾਤਿਨਪਾਇ॥੧॥ਭਾਈ
ਰੇਮਿਲਿਸਜਣਹਰਿਗੁਣਸਾਰਿ॥ਸਜਣੁਸਤਿਗੁਰੁਪੁਰਖੁਹੈਦੁਖੁਕਢੈਹਉਮੈਮਾਰਿ॥੧॥ਰਹਾਉ॥ਗੁ
ਰਮੁਖੀਆਸੋਹਾਗਣੀਤਿਨਦਇਆਪਈਮਨਿਆਇ॥ਸਤਿਗੁਰਵਚਨੁਰਤੰਨੁਹੈਜੋਮੰਨੇਸੁਹਰਿਰਸੁ
ਖਾਇ॥ਸੇਵਡਭਾਗੀਵਡਜਾਣੀਅਹਿਜਿਨਹਰਿਰਸੁਖਾਧਾਗੁਰਭਾਇ॥੨॥ਇਹੁਹਰਿਰਸੁਵਣਿਤਿ
ਣਿਸਭਤੁਹੈਭਾਗਹੀਣਨਹੀਖਾਇ॥ਬਿਨੁਸਤਿਗੁਰਪਲੈਨਾਪਵੈਮਨਮੁਖਰਹੇਬਿਲਲਾਇ॥ਓਇ
ਸਤਿਗੁਰਆਗੈਨਾਨਿਵਹਿਓਨਾਅੰਤਰਿਕ੍ਰੋਧੁਬਲਾਇ॥੩॥ਹਰਿਹਰਿਹਰਿਰਸੁਆਪਿਹੈਆਪੇਹਰਿ
ਰਸੁਹੋਇ॥ਆਪਿਦਇਆਕਰਿਦੇਵਸੀਗੁਰਮੁਖਿਅੰਮ੍ਰਿਤੁਚੋਇ॥ਸਭੁਤਨੁਮਨੁਹਰਿਆਹੋਇਆਨਾ
ਨਕਹਰਿਵਸਿਆਮਨਿਸੋਇ॥੪॥੫॥੬੯॥ਸਿਰੀਰਾਗੁਮਹਲਾ ੪ ॥ਦਿਨਸੁਚੜੈਫਿਰਿ
ਆਥਵੈਰੈਣਿਸਬਾਈਜਾਇ॥ਆਵਘਟੈਨਰੁਨਾਬੁਝੈਨਿਤਿਮੂਸਾਲਾਜੁਟੁਕਾਇ॥ਗੁੜੁਮਿਠਾਮਾਇ
ਆਪਸਰਿਆਮਨਮੁਖੁਲਗਿਮਾਖੀਪਚੈਪਚਾਇ॥੧॥ਭਾਈਰੇਮੈਮੀਤੁਸਖਾਪ੍ਰਭੁਸੋਇ॥ਪੁਤੁਕਲਤੁ
ਮੋਹੁਬਿਖੁਹੈਅੰਤਿਬੇਲੀਕੋਇਨਹੋਇ॥੧॥ਰਹਾਉ॥ਗੁਰਮਤਿਹਰਿਲਿਵਉਬਰੇਅਲਿਪਤੁਰਹੇਸਰਣਾ
ਇ॥ਓਨੀਚਲਣੁਸਦਾਨਿਹਾਲਿਆਹਰਿਖਰਚੁਲੀਆਪਤਿਪਾਇ॥ਗੁਰਮੁਖਿਦਰਗਹਮੰਨੀਅਹਿ
ਹਰਿਆਪਿਲਏਗਲਿਲਾਇ॥੨॥ਗੁਰਮੁਖਾਨੋਪੰਥੁਪਰਗਟਾਦਰਿਠਾਕਨਕੋਈਪਾਇ॥ਹਰਿਨਾਮੁਸ
ਲਾਹਨਿਨਾਮੁਮਨਿਨਾਮਿਰਹਨਿਲਿਵਲਾਇ॥ਅਨਹਦਧੁਨੀਦਰਿਵਜਦੇਦਰਿਸਚੈਸੋਭਾਪਾਇ॥੩
॥ਜਿਨੀਗੁਰਮੁਖਿਨਾਮੁਸਲਾਹਿਆਤਿਨਾਸਭਕੋਕਹੈਸਾਬਾਸਿ॥ਤਿਨਕੀਸੰਗਤਿਦੇਹਪ੍ਰਭਮੈਜਾਚਿ
ਕਕੀਅਰਦਾਸਿ॥ਨਾਨਕਭਾਗਵਡੇਤਿਨਾਗੁਰਮੁਖਾਜਿਨਅੰਤਰਿਨਾਮੁਪਰਗਾਸਿ॥੪॥੩੩॥੩੧॥੬॥
੭੦॥ ॥ਸਿਰੀਰਾਗੁਮਹਲਾ ੫ ਘਰੁ ੧ ॥ਕਿਆਤੂਰਤਾਦੇਖਿ
ਕੈਪੁਤ੍ਰਕਲਤ੍ਰਸੀਗਾਰ॥ਰਸਭੋਗਹਿਖੁਸੀਆਕਰਹਿਮਾਣਹਿਰੰਗਅਪਾਰ॥ਬਹੁਤੁਕਰਹਿਫੁਰਮਾ
ਇਸੀਵਰਤਹਿਹੋਇਅਫਾਰ॥ਕਰਤਾਚਿਤਿਨਆਵਈਮਨਮੁਖਅੰਧਗਵਾਰ॥੧॥ਮੇਰੇਮਨਸੁਖ
ਦਾਤਾਹਰਿਸੋਇ॥ਗੁਰਪਰਸਾਦੀਪਾਈਐਕਰਮਿਪਰਾਪਤਿਹੋਇ॥੧॥ਰਹਾਉ॥ਕਪੜਿਭੋਗਿਲਪਟਾ

ਇਆਸੁਇਨਾਰੁਪਾਖਾਕੁ॥ਹੈਵਰਗੈਵਰਬਹੁਰੰਗੇਕੀਏਰਥਅਥਾਕ॥ਕਿਸਹੀਚਿਤਿਨਪਾਵਹੀਬਿਸ
ਰਿਆਸਭਸਾਕ॥ਸਿਰਜਣਹਾਰਿਭੁਲਾਇਆਵਿਣੁਨਾਵੈਨਾਪਾਕ॥੨॥ਲੈਦਾਬਦਦੁਆਇਤੂੰਮਾਇ
ਆਕਰਹਿਇਕਤ॥ਜਿਸਨੋਤੂੰਪਤੀਆਇਦਾਸੋਸਣੁਤੁਝੈਅਨਿਤ॥ਅਹੰਕਾਰੁਕਰਹਿਅਹੰਕਾਰੀਆ
ਵਿਆਪਿਆਮਨਕੀਮਤਿ॥ਤਿਨਿਪ੍ਰਭਿਆਪਿਭੁਲਾਇਆਨਾਤਿਸੁਜਾਤਿਨਪਤਿ॥੩॥ਸਤਿਗੁਰਿਪੁਰ
ਖਿਮਿਲਾਇਆਇਕੋਸਜਣੁਸੋਇ॥ਹਰਿਜਨਕਾਰਾਖਾਏਕੁਹੈਕਿਆਮਾਣਸਹਉਮੈਰੋਇ॥ਜੋਹਰਿ
ਜਨਭਾਵੈਸੋਕਰੇਦਰਿਫੇਰੁਨਪਾਵੈਕੋਇ॥ਨਾਨਕਰਤਾਰੰਗਿਹਰਿਸਭਜਗਮਹਿਚਾਨਣੁਹੋਇ॥੪॥੧॥
ਸਿਰੀਰਾਗੁਮਹਲਾ ੫ ॥ਮਨਿਬਿਲਾਸੁਬਹੁਰੰਗੁਘਣਾਦ੍ਰਿਸਟਿਭੂਲਿਖੁਸੀਆ॥ਛਤ੍ਰਧਾਰ
ਬਾਦਿਸਾਹੀਆਵਿਚਿਸਹਸੇਪਰੀਆ॥੧॥ਭਾਈਰੇਸੁਖੁਸਾਧਸੰਗਿਪਾਇਆ॥ਲਿਖਿਆਲੇਖੁਤਿ
ਨਿਪੁਰਖਿਬਿਧਾਤੈਦੁਖੁਸਹਸਾਮਿਟਿਗਇਆ॥੧॥ਰਹਾਉ॥ਜੇਤੇਥਾਨਥਨੰਤਰਾਤੇਤੇਭਵਿਆਇਆ
॥ਧਨਪਾਤੀਵਡਭੂਮੀਆਮੇਰੀਮੇਰੀਕਰਿਪਰਿਆ॥੨॥ਹੁਕਮੁਚਲਾਏਨਿਸੰਗਹੋਇਵਰਤੈਅਫਰਿ
ਆ॥ਸਭੁਕੋਵਸਗਤਿਕਰਿਲਇਓਨੁਬਿਨੁਨਾਵੈਖਾਕੁਰਲਿਆ॥੩॥ਕੋਟਿਤੇਤੀਸਸੇਵਕਾਸਿਧਸਾ
ਧਿਕਦਰਿਖਰਿਆ॥ਗਿਰੰਬਾਰੀਵਡਸਾਹਬੀਸਭੁਨਾਨਕਸੁਪਨੁਥੀਆ॥੪॥੨॥ਸਿਰੀਰਾਗੁਮਹਲਾ੫
॥ਭਲਕੇਉਠਿਪਪੋਲੀਐਵਿਣੁਬੁਝੇਮੁਗਧਅਜਾਣਿ॥ਸੋਪ੍ਰਭੁਚਿਤਿਨਆਇਓਛੁਟੈਗੀਬੇਬਾਣਿ॥
ਸਤਿਗੁਰਸੇਤੀਚਿਤੁਲਾਇਸਦਾਸਦਾਰੰਗੁਮਾਣਿ॥੧॥ਪ੍ਰਾਣੀਤੂੰਆਇਆਲਾਹਾਲੈਣਿ॥ਲਗਾਕਿ
ਤੁਕੁਫਕੜੇਸਭਮੁਕਦੀਚਲੀਰੈਣਿ॥੧॥ਰਹਾਉ॥ਕੁਦਮਕਰੇਪਸੁਪੰਖੀਆਦਿਸੈਨਾਹੀਕਾਲੁ॥ਓ
ਤੈਸਾਥਿਮਨੁਖੁਹੈਫਾਥਾਮਾਇਆਜਾਲਿ॥ਮੁਕਤੇਸੇਈਭਾਲੀਅਹਿਜਿਸਚਾਨਾਮੁਸਮਾਲਿ॥੨॥
ਜੋਘਰੁਛਡਿਗਵਾਵਣਾਸੋਲਗਾਮਨਮਾਹਿ॥ਜਿਥੈਜਾਇਤੁਧੁਵਰਤਣਾਤਿਸਕੀਚਿੰਤਾਨਾਹਿ॥ਫਾਥੇ
ਸੇਈਨਿਕਲੇਜਿਗੁਰਕੀਪੈਰੀਪਾਹਿ॥੩॥ਕੋਈਰਖਿਨਸਕਈਦੂਜਾਕੋਨਦਿਖਾਇ॥ਚਾਰੇਕੁੰਡਾਭਾ
ਲਿਕੈਆਇਪਇਆਸਰਣਾਇ॥ਨਾਨਕਸਚੈਪਾਤਿਸਾਹਿਡੁਬਦਾਲਇਆਕਢਾਇ॥੪॥੩॥
ਸਿਰੀਰਾਗੁਮਹਲਾ ੫ ॥ਘੜੀਮੁਹਤਕਾਪਾਹੁਣਾਕਾਜਸਵਾਰਣਹਾਰੁ॥ਮਾਇਆਕਾਮਿ
ਵਿਆਪਿਆਸਮਝੈਨਾਹੀਗਾਵਾਰੁ॥ਉਠਿਚਲਿਆਪਛੁਤਾਇਆਪਰਿਆਵਸਿਜੰਦਾਰ॥੧॥ਅੰ

ਧੇਤੂਬੈਠਾਕੰਧੀਪਾਹਿ॥ਜੇਹੋਵੈਪੂਰਬਿਲਿਖਿਆਤਾਗੁਰਕਾਬਚਨੁਕਮਾਹਿ॥੧॥ਰਹਾਉ॥ਹਰੀ
ਨਾਹੀਨਹਡੂਡੀਪਕੀਵਢਣਹਾਰ॥ਲੈਲੈਦਾਤਪਹੁਤਿਆਲਾਵੇਕਰਿਤਈਆਰੁ॥ਜਾਹੋਆਹੁ
ਕਮੁਕਿਰਸਾਣਦਾਤਾਲੁਣਿਮਿਣਿਆਖੇਤਾਰੁ॥੨॥ਪਹਿਲਾਪਹਰੁਧੰਧੈਗਇਆਦੂਜੈਭਰਿਸੋ
ਇਆ॥ਤੀਜੈਝਾਖਝਖਾਇਆਚਉਥੈਭੋਰੁਭਇਆ॥ਕਦਹੀਚਿਤਿਨਆਇਓ॥ਜਿਨਿਜੀਉਪਿੰ
ਡੁਦੀਆ॥੩॥ਸਾਧਸੰਗਤਿਕਉਵਾਰਿਆਜੀਉਕੀਆਕੁਰਬਾਣੁ॥ਜਿਸਤੇਸੋਝੀਮਨਿਪਈਮਿ
ਲਿਆਪੁਰਖੁਸੁਜਾਣੁ॥ਨਾਨਕਡਿਠਾਸਦਾਨਾਲਿਹਰਿਅੰਤਰਜਾਮੀਜਾਣੁ॥੪॥੪॥ਸਿਰੀਰਾਗੁ
ਮਹਲਾ ੫ ॥ਸਭੇਗਲਾਵਿਸਰਨੁਇਕੋਵਿਸਰਿਨਜਾਉ॥ਧੰਧਾਸਭੁਜਲਾਇਕੈਗੁਰਿ
ਨਾਮੁਦੀਆਸਚੁਸੁਆਉ॥ਆਸਾਸਭੇਲਾਹਿਕੈਇਕਾਆਸਕਮਾਉ॥ਜਿਨੀਸਤਿਗੁਰੁਸੇਵਿਆਤਿ
ਨਾਅਗੈਮਿਲਿਆਥਾਉ॥੧॥ਮਨਮੇਰੇਕਰਤੇਨੋਸਾਲਾਹਿ॥ਸਭੇਛਡਿਸਿਆਣਪਾਗੁਰਕੀਪੈਰੀਪਾ
ਹਿ॥੧॥ਰਹਾਉ॥ਦੁਖਭੁਖਨਹਵਿਆਪਈਜੇਸੁਖਦਾਤਾਮਨਿਹੋਇ॥ਕਿਤਹੀਕੰਮਿਨਛਿਜੀਐ
ਜਾਹਿਰਦੈਸਚਾਸੋਇ॥ਜਿਸੁਤੂੰਰਖਹਿਹਥਦੇਤਿਸੁਮਾਰਿਨਸਕੈਕੋਇ॥ਸੁਖਦਾਤਾਗੁਰੁਸੇਵੀਐਸ
ਭਿਅਵਗਣਕਢੈਧੋਇ॥੨॥ਸੇਵਾਮੰਗੈਸੇਵਕੋਲਾਈਆਂਅਪੁਨੀਸੇਵ॥ਸਾਧੂਸੰਗੁਮਸਕਤੇ
ਤੂਠੈਪਾਵਾਦੇਵ॥ਸਭੁਕਿਛੁਵਸਗਤਿਸਾਹਿਬੈਆਪੇਕਰਣਕਰੇਵ॥ਸਤਿਗੁਰਕੈਬਲਿਹਾਰਣੈ
ਮਨਸਾਸਭਪੂਰੇਵ॥੩॥ਇਕੋਦਿਸੈਸਜਣੋਇਕੋਭਾਈਮੀਤੁ॥ਇਕਸੈਦੀਸਾਮਗਰੀਇਕਸੈਦੀਹੈ
ਰੀਤਿ॥ਇਕਸਸਿਉਮਨੁਮਾਨਿਆਤਾਹੋਆਨਿਹਚਲੁਚੀਤੁ॥ਸਚੁਖਾਣਾਸਚੁਪੈਨਣਾਟੇਕਨਾ
ਕਸਚੁਕੀਤੁ॥੪॥੫॥ਸਿਰੀਰਾਗੁਮਹਲਾ ੫ ॥ਸਭੇਥੋਕਪਰਾਪਤੇਜੇਆਵੈਇਕੁਹਥਿ॥
ਜਨਮੁਪਦਾਰਥੁਸਫਲੁਹੈਜੇਸਚਾਸਬਦੁਕਥਿ॥ਗੁਰਤੇਮਹਲੁਪਰਾਪਤੇਜਿਸੁਲਿਖਿਆਹੋਵੈ
ਮਥਿ॥੧॥ਮੇਰੇਮਨਏਕਸਸਿਉਚਿਤੁਲਾਇ॥ਏਕਸਬਿਨੁਸਭਧੰਧੁਹੈਸਭਮਿਥਿਆਮੋਹੁਮਾ
ਇ॥੧॥ਰਹਾਉ॥ਲਖਖੁਸੀਆਪਾਤਿਸਾਹੀਆਜੇਸਤਿਗੁਰੁਨਦਰਿਕਰੇਇ॥ਨਿਮਖਏਕਹਰਿਨਾਮੁ
ਦੇਇਮੇਰਾਮਨੁਤਨੁਸੀਤਲੁਹੋਇ॥ਜਿਸਕਉਪੂਰਬਿਲਿਖਿਆਤਿਨਿਸਤਿਗੁਰਚਰਨਗਹੇ॥੨॥
ਸਫਲਮੂਰਤੁਸਫਲਾਘੜੀਜਿਤੁਸਚੇਨਾਲਿਪਿਆਰੁ॥ਦੂਖੁਸੰਤਾਪੁਨਲਗਈਜਿਸੁਹਰਿਕ

ਨਾਮੁਅਧਾਰੁ॥ਬਾਹਪਕੜਿਗੁਰਿਕਾਢਿਆਸੋਈਉਤਰਿਆਪਾਰਿ॥੩॥ਥਾਨੁਸੁਹਾਵਾਪ
ਵਿਤੁਹੈਜਿਥੈਸੰਤਸਭਾ॥ਢੋਈਤਿਸਹੀਨੋਮਿਲੈਜਿਨਿਪੂਰਾਗੁਰੂਲਭਾ॥ਨਾਨਕਬਧਾਘਰੁ
ਤਹਾਂਜਿਥੈਮਿਰਤੁਨਜਨਮੁਜਰਾ॥੪॥੬॥ਸ੍ਰੀਰਾਗੁਮਹਲਾ ੫ ॥ਸੋਈਧਿਆਈ
ਐਜੀਅੜੇਸਿਰਿਸਾਹਾਂਪਾਤਿਸਾਹੁ॥ਤਿਸਹੀਕੀਕਰਿਆਸਮਨਜਿਸਕਾਸਭਸੁਵੇਸਾਹੁ॥
ਸਭਿਸਿਆਣਪਾਛਡਿਕੈਗੁਰਕੀਚਰਣੀਪਾਹੁ॥੧॥ਮਨਮੇਰੇਸੁਖਸਹਜਸੇਤੀਜਪਿਨਾਉ॥ਆ
ਠਪਹਰਪ੍ਰਭੁਧਿਆਇਤੂੰਗੁਣਗੋਇੰਦਨਿਤਗਾਉ॥੧॥ਰਹਾਉ॥ਤਿਸਕੀਸਰਨੀਪਰੁਮਨਾ
ਜਿਸੁਜੇਵਡੁਅਵਰੁਨਕੋਇ॥ਜਿਸੁਸਿਮਰਤਸੁਖੁਹੋਇਘਣਾਦੁਖੁਦਰਦੁਨਮੂਲੇਹੋਇ॥ਸ
ਦਾਸਦਾਕਰਿਚਾਕਰੀਪ੍ਰਭੁਸਾਹਿਬੁਸਚਾਸੋਇ॥੨॥ਸਾਧਸੰਗਤਿਹੋਇਨਿਰਮਲਾਕਟੀਐ
ਜਮਕੀਫਾਸ॥ਸੁਖਦਾਤਾਭੈਭੰਜਨੋਤਿਸੁਆਗੈਕਰਿਅਰਦਾਸਿ॥ਮਿਹਰਕਰੇਜਿਸੁਮਿਹਰਵ
ਨੁਤਾਂਕਾਰਜੁਆਵੈਰਾਸਿ॥੩॥ਬਹੁਤੋਬਹੁਤੁਵਖਾਣੀਐਊਚੋਊਚਾਥਾਉ॥ਵਰਨਾਚਿਹਨਾਬ
ਹਰਾਕੀਮਤਿਕਹਿਨਸਕਾਉ॥ਨਾਨਕਕਉਪ੍ਰਭਮਇਆਕਰਿਸਚੁਦੇਵਹੁਅਪੁਣਾਨਾਉ॥੪
॥੭॥ਸ੍ਰੀਰਾਗੁਮਹਲਾ ੫ ॥ਨਾਮੁਧਿਆਏਸੋਸੁਖੀਤਿਸੁਮੁਖੁਊਜਲੁਹੋਇ॥ਪੂਰੇਗੁ
ਰਤੇਪਾਈਐਪਰਗਟੁਸਭਨੀਲੋਇ॥ਸਾਧਸੰਗਤਿਕੈਘਰਿਵਸੈਏਕੋਸਚਾਸੋਇ॥੧॥ਮੇਰੇਮਨ
ਹਰਿਹਰਿਨਾਮੁਧਿਆਇ॥ਨਾਮੁਸਹਾਈਸਦਾਸੰਗਿਆਗੈਲਏਛਡਾਇ॥੧॥ਰਹਾਉ॥ਦੁਨੀ
ਆਕੀਆਵਡਿਆਈਆਕਵਨੈਆਵਹਿਕਾਮਿ॥ਮਾਇਆਕਾਰੰਗੁਸਭੁਫਿਕਾਜਾਤੋਬਿਨਸਿ
ਨਿਦਾਨਿ॥ਜਾਕੈਹਿਰਦੈਹਰਿਵਸੈਸੋਪੂਰਾਪਰਧਾਨੁ॥੨॥ਸਾਧੂਕੀਹੋਹੁਰੇਣੁਕਾਅਪਣਾਆਪੁਤਿਆ
ਗਿ॥ਉਪਾਵਸਿਆਣਪਸਗਲਛਡਿਗੁਰਕੀਚਰਣੀਲਾਗੁ॥ਤਿਸਹਿਪਰਾਪਤਿਰਤਨੁਹੋਇ
ਜਿਸੁਮਸਤਕਿਹੋਵੈਭਾਗੁ॥੩॥ਤਿਸੈਪਰਾਪਤਿਭਾਈਹੋਜਿਸੁਦੇਵੈਪ੍ਰਭੁਆਪਿ॥ਸਤਿਗੁ
ਰਕੀਸੇਵਾਸੋਕਰੇਜਿਸੁਬਿਨਸੈਹਉਮੈਤਾਪੁ॥ਨਾਨਕਕਉਗੁਰੁਭੇਟਿਆਬਿਨਸੇਸਗਲਸੰਤ
ਾਪ॥੪॥੮॥ਸਿਰੀਰਾਗੁਮਹਲਾ ੫ ॥ਇਕੁਪਛਾਣੂਜੀਅਕਾਇਕੋਰਖਣਹਾਰੁ॥ਇ
ਕਸਕਾਮਨਿਆਸਰਾਇਕੋਪ੍ਰਾਣਅਧਾਰੁ॥ਤਿਸੁਸਰਣਾਈਸਦਾਸੁਖੁਪਾਰਬ੍ਰਹਮੁਕਰਤਾਰੁ॥

੧॥ ਮਨ ਮੇਰੇ ਸਗਲ ਉਪਾਵ ਤਿਆਗੁ ॥ ਗੁਰੁ ਪੂਰਾ ਆਰਾਧਿ ਨਿਤ ਇਕਸੁ ਕੀ ਲਿਵ ਲਾਗੁ ॥੧॥ ਰਹਾਉ ॥ ਇਕੋ ਭਾਈ ਮਿਤੁ ਇਕੁ ਇਕੋ ਮਾਤ ਪਿਤਾ ॥ ਇਕਸ ਕੀ ਮਨਿ ਟੇਕ ਹੈ ਜਿਨਿ ਜੀਉ ਪਿੰਡੁ ਦਿਤਾ ॥ ਸੋ ਪ੍ਰਭੁ ਮਨਹੁ ਨ ਵਿਸਰੈ ਜਿਨਿ ਸਭੁ ਕਿਛੁ ਵਸਿ ਕੀਤਾ ॥੨॥ ਘਰਿ ਇਕੋ ਬਾਹਰਿ ਇਕੋ ਥਾਨ ਥਨੰਤਰਿ ਆਪਿ ॥ ਜੀਅ ਜੰਤ ਸਭਿ ਜਿਨਿ ਕੀਏ ਆਠ ਪਹਰ ਤਿਸੁ ਜਾਪਿ ॥ ਇਕਸੁ ਸੇਤੀ ਰਤਿਆ ਨ ਹੋਵੀ ਸੋਗ ਸੰਤਾਪੁ ॥੩॥ ਪਾਰਬ੍ਰਹਮੁ ਪ੍ਰਭੁ ਏਕੁ ਹੈ ਦੂਜਾ ਨਾਹੀ ਕੋਇ ॥ ਜੀਉ ਪਿੰਡੁ ਸਭੁ ਤਿਸ ਕਾ ਜੋ ਤਿਸੁ ਭਾਵੈ ਸੁ ਹੋਇ ॥ ਗੁਰਿ ਪੂਰੈ ਪੂਰਾ ਭਇਆ ਜਪਿ ਨਾਨਕ ਸਚਾ ਸੋਇ ॥੪॥੯॥ ਸਿਰੀਰਾਗੁ ਮਹਲਾ ੫ ॥ ਜਿਨਾ ਸਤਿਗੁਰ ਸਿਉ ਚਿਤੁ ਲਾਇਆ ਸੇ ਪੂਰੇ ਪਰਧਾਨ ॥ ਜਿਨ ਕਉ ਆਪਿ ਦਇਆਲੁ ਹੋਇ ਤਿਨ ਉਪਜੈ ਮਨਿ ਗਿਆਨੁ ॥ ਜਿਨ ਕਉ ਮਸਤਕਿ ਲਿਖਿਆ ਤਿਨ ਪਾਇਆ ਹਰਿ ਨਾਮੁ ॥੧॥ ਮਨ ਮੇਰੇ ਏਕੋ ਨਾਮੁ ਧਿਆਇ ॥ ਸਰਬ ਸੁਖਾ ਸੁਖ ਊਪਜਹਿ ਦਰਗਹ ਪੈਧਾ ਜਾਇ ॥੧॥ ਰਹਾਉ ॥ ਜਨਮ ਮਰਣ ਕਾ ਭਉ ਗਇਆ ਭਾਉ ਭਗਤਿ ਗੋਪਾਲ ॥ ਸਾਧੂ ਸੰਗਤਿ ਨਿਰਮਲਾ ਆਪਿ ਕਰੇ ਪ੍ਰਤਿਪਾਲ ॥ ਜਨਮ ਮਰਣ ਕੀ ਮਲੁ ਕਟੀਐ ਗੁਰ ਦਰਸਨੁ ਦੇਖਿ ਨਿਹਾਲ ॥੨॥ ਥਾਨ ਥਨੰਤਰਿ ਰਵਿ ਰਹਿਆ ਪਾਰਬ੍ਰਹਮੁ ਪ੍ਰਭੁ ਸੋਇ ॥ ਸਭਨਾ ਦਾਤਾ ਏਕੁ ਹੈ ਦੂਜਾ ਨਾਹੀ ਕੋਇ ॥ ਤਿਸੁ ਸਰਣਾਈ ਛੁਟੀਐ ਕੀਤਾ ਲੋੜੇ ਸੁ ਹੋਇ ॥੩॥ ਜਿਨ ਮਨਿ ਵਸਿਆ ਪਾਰਬ੍ਰਹਮੁ ਸੇ ਪੂਰੇ ਪਰਧਾਨ ॥ ਤਿਨ ਕੀ ਸੋਭਾ ਨਿਰਮਲੀ ਪਰਗਟੁ ਭਈ ਜਹਾਨ ॥ ਜਿਨੀ ਮੇਰਾ ਪ੍ਰਭੁ ਧਿਆਇਆ ਨਾਨਕ ਤਿਨ ਕੁਰਬਾਨ ॥੪॥੧੦॥ ਸਿਰੀਰਾਗੁ ਮਹਲਾ ੫ ॥ ਮਿਲਿ ਸਤਿਗੁਰ ਸਭੁ ਦੁਖੁ ਗਇਆ ਹਰਿ ਸੁਖੁ ਵਸਿਆ ਮਨਿ ਆਇ ॥ ਅੰਤਰਿ ਜੋਤਿ ਪ੍ਰਗਾਸੀਆ ਏਕਸੁ ਸਿਉ ਲਿਵ ਲਾਇ ॥ ਮਿਲਿ ਸਾਧੂ ਮੁਖੁ ਊਜਲਾ ਪੂਰਬਿ ਲਿਖਿਆ ਪਾਇ ॥ ਗੁਣ ਗੋਵਿੰਦ ਨਿਤ ਗਾਵਣੇ ਨਿਰਮਲ ਸਾਚੈ ਨਾਇ ॥੧॥ ਮੇਰੇ ਮਨ ਗੁਰ ਸਬਦੀ ਸੁਖੁ ਹੋਇ ॥ ਗੁਰ ਪੂਰੇ ਕੀ ਚਾਕਰੀ ਬਿਰਥਾ ਜਾਇ ਨ ਕੋਇ ॥੧॥ ਰਹਾਉ ॥ ਮਨ ਕੀਆ ਇਛਾਂ ਪੂਰੀਆ ਪਾਇਆ ਨਾਮੁ ਨਿਧਾਨੁ ॥ ਅੰਤਰਜਾਮੀ ਸਦਾ ਸੰਗਿ ਕਰਣੈਹਾਰੁ ਪਛਾਨੁ ॥ ਗੁਰ ਪਰਸਾਦੀ ਮੁਖੁ ਊਜਲਾ ਜਪਿ ਨਾਮੁ ਦਾਨੁ ਇਸਨਾਨੁ ॥ ਕਾਮੁ ਕ੍ਰੋਧੁ ਲੋਭੁ ਬਿਨਸਿਆ ਤਜਿਆ ਸਭੁ ਅਭਿਮਾਨੁ ॥੨॥ ਪਾਇਆ ਲਾਹਾ ਲਾਭੁ ਨਾਮੁ ਪੂਰਨ ਹੋਏ ਕਾਮ ॥ ਕਰਿ ਕਿਰਪਾ ਪ੍ਰਭਿ ਮੇਲਿਆ ਦੀਆ ਅਪਣਾ ਨਾਮੁ ॥ ਆਵਣ ਜਾਣਾ ਰਹਿ ਗਇਆ ਆਪਿ ਹੋਆ ਮਿਹਰਵਾਨੁ ॥ ਸਚੁ ਮਹਲੁ ਘਰੁ ਪਾਇਆ ਗੁਰ ਕਾ ਸਬਦੁ ਪਛਾਨੁ ॥੩॥ ਭਗਤ ਜਨਾ ਕਉ

ਰਾਖਦਾ ਆਪਣੀ ਕਿਰਪਾ ਧਾਰਿ ॥ ਹਲਤਿ ਪਲਤਿ ਮੁਖ ਊਜਲੇ ਸਾਚੇ ਕੇ ਗੁਣ ਸਾਰਿ ॥ ਆਠ ਪਹਰ ਗੁਣ ਸਾਰਦੇ ਰਤੇ ਰੰਗਿ ਅਪਾਰ ॥ ਪਾਰਬ੍ਰਹਮੁ ਸੁਖ ਸਾਗਰੋ ਨਾਨਕ ਸਦ ਬਲਿਹਾਰ ॥੪॥੧੧॥ ਸਿਰੀਰਾਗੁ ਮਹਲਾ ੫ ॥ ਪੂਰਾ ਸਤਿਗੁਰੁ ਜੇ ਮਿਲੈ ਪਾਈਐ ਸਬਦੁ ਨਿਧਾਨੁ ॥ ਕਰਿ ਕਿਰਪਾ ਪ੍ਰਭ ਆਪਣੀ ਜਪੀਐ ਅੰਮ੍ਰਿਤ ਨਾਮੁ ॥ ਜਨਮ ਮਰਣ ਦੁਖੁ ਕਾਟੀਐ ਲਾਗੈ ਸਹਜਿ ਧਿਆਨੁ ॥੧॥ ਮੇਰੇ ਮਨ ਪ੍ਰਭ ਸਰਣਾਈ ਪਾਇ ॥ ਹਰਿ ਬਿਨੁ ਦੂਜਾ ਕੋ ਨਹੀ ਏਕੋ ਨਾਮੁ ਧਿਆਇ ॥੧॥ ਰਹਾਉ ॥ ਕੀਮਤਿ ਕਹਣੁ ਨ ਜਾਈਐ ਸਾਗਰੁ ਗੁਣੀ ਅਥਾਹੁ ॥ ਵਡਭਾਗੀ ਮਿਲੁ ਸੰਗਤੀ ਸਚਾ ਸਬਦੁ ਵਿਸਾਹੁ ॥ ਕਰਿ ਸੇਵਾ ਸੁਖ ਸਾਗਰੈ ਸਿਰਿ ਸਾਹਾ ਪਾਤਿਸਾਹੁ ॥੨॥ ਚਰਣ ਕਮਲ ਕਾ ਆਸਰਾ ਦੂਜਾ ਨਾਹੀ ਠਾਉ ॥ ਮੈ ਧਰ ਤੇਰੀ ਪਾਰਬ੍ਰਹਮ ਤੇਰੈ ਤਾਣਿ ਰਹਾਉ ॥ ਨਿਮਾਣਿਆ ਪ੍ਰਭੁ ਮਾਣੁ ਤੂੰ ਤੇਰੈ ਸੰਗਿ ਸਮਾਉ ॥੩॥ ਹਰਿ ਜਪੀਐ ਆਰਾਧੀਐ ਆਠ ਪਹਰ ਗੋਵਿੰਦੁ ॥ ਜੀਅ ਪ੍ਰਾਣ ਤਨੁ ਧਨੁ ਰਖੇ ਕਰਿ ਕਿਰਪਾ ਰਾਖੀ ਜਿੰਦੁ ॥ ਨਾਨਕ ਸਗਲੇ ਦੋਖ ਉਤਾਰਿਅਨੁ ਪ੍ਰਭੁ ਪਾਰਬ੍ਰਹਮ ਬਖਸਿੰਦੁ ॥੪॥੧੨॥ ਸਿਰੀਰਾਗੁ ਮਹਲਾ ੫ ॥ ਪ੍ਰੀਤਿ ਲਗੀ ਤਿਸੁ ਸਚ ਸਿਉ ਮਰੈ ਨ ਆਵੈ ਜਾਇ ॥ ਨਾ ਵੇਛੋੜਿਆ ਵਿਛੁੜੈ ਸਭ ਮਹਿ ਰਹਿਆ ਸਮਾਇ ॥ ਦੀਨ ਦਰਦ ਦੁਖ ਭੰਜਨਾ ਸੇਵਕ ਕੈ ਸਤ ਭਾਇ ॥ ਅਚਰਜ ਰੂਪੁ ਨਿਰੰਜਨੋ ਗੁਰਿ ਮੇਲਾਇਆ ਮਾਇ ॥੧॥ ਭਾਈ ਰੇ ਮੀਤੁ ਕਰਹੁ ਪ੍ਰਭੁ ਸੋਇ ॥ ਮਾਇਆ ਮੋਹ ਪਰੀਤਿ ਧ੍ਰਿਗੁ ਸੁਖੀ ਨ ਦੀਸੈ ਕੋਇ ॥੧॥ ਰਹਾਉ ॥ ਦਾਨਾ ਦਾਤਾ ਸੀਲਵੰਤੁ ਨਿਰਮਲੁ ਰੂਪੁ ਅਪਾਰੁ ॥ ਸਖਾ ਸਹਾਈ ਅਤਿ ਵਡਾ ਊਚਾ ਵਡਾ ਅਪਾਰੁ ॥ ਬਾਲਕੁ ਬਿਰਧਿ ਨ ਜਾਣੀਐ ਨਿਹਚਲੁ ਤਿਸੁ ਦਰਵਾਰੁ ॥ ਜੋ ਮੰਗੀਐ ਸੋਈ ਪਾਈਐ ਨਿਧਾਰਾ ਆਧਾਰੁ ॥੨॥ ਜਿਸੁ ਪੇਖਤ ਕਿਲਵਿਖ ਹਿਰਹਿ ਮਨਿ ਤਨਿ ਹੋਵੈ ਸਾਂਤਿ ॥ ਇਕ ਮਨਿ ਏਕੁ ਧਿਆਈਐ ਮਨ ਕੀ ਲਾਹਿ ਭਰਾਂਤਿ ॥ ਗੁਣ ਨਿਧਾਨੁ ਨਵਤਨੁ ਸਦਾ ਪੂਰਨ ਜਾ ਕੀ ਦਾਤਿ ॥ ਸਦਾ ਸਦਾ ਆਰਾਧੀਐ ਦਿਨੁ ਵਿਸਰਹੁ ਨਹੀ ਰਾਤਿ ॥੩॥ ਜਿਨ ਕਉ ਪੂਰਬਿ ਲਿਖਿਆ ਤਿਨ ਕਾ ਸਖਾ ਗੋਵਿੰਦੁ ॥ ਤਨੁ ਮਨੁ ਧਨੁ ਅਰਪੀ ਸਭੋ ਸਗਲ ਵਾਰੀਐ ਇਹ ਜਿੰਦੁ ॥ ਦੇਖੈ ਸੁਣੇ ਹਦੂਰਿ ਸਦ ਘਟਿ ਘਟਿ ਬ੍ਰਹਮੁ ਰਵਿੰਦੁ ॥ ਅਕਿਰਤਘਣਾ ਨੋ ਪਾਲਦਾ ਪ੍ਰਭ ਨਾਨਕ ਸਦ ਬਖਸਿੰਦੁ ॥੪॥੧੩॥ ਸਿਰੀਰਾਗੁ ਮਹਲਾ ੫ ॥ ਮਨੁ ਤਨੁ ਧਨੁ ਜਿਨਿ ਪ੍ਰਭਿ ਦੀਆ ਰਖਿਆ ਸਹਜਿ ਸਵਾਰਿ ॥ ਸਰਬ ਕਲਾ ਕਰਿ ਥਾਪਿਆ ਅੰਤਰਿ ਜੋਤਿ ਅਪਾਰ ॥ ਸਦਾ ਸਦਾ ਪ੍ਰਭੁ ਸਿਮਰੀਐ ਅੰਤਰਿ ਰਖੁ ਉਰ ਧਾਰਿ ॥੧॥ ਮੇਰੇ ਮਨ ਹਰਿ ਬਿਨੁ ਅਵਰੁ

ਨਕੋਇ॥ਪ੍ਰਭਸਰਣਾਈਸਦਾਰਹੁਦੂਖੁਨਵਿਆਪੈਕੋਇ॥੧॥ਰਹਾਉ॥ਰਤਨਪਦਾਰਥਮਾਣਕਾਸੁਇ
ਨਾਰੁਪਾਖਾਕੁ॥ਮਾਤਪਿਤਾਸੁਤਬੰਧਪਾਕੂੜੇਸਭੇਸਾਕ॥ਜਿਨਿਕੀਤਾਤਿਸਹਿਨਜਾਣਈਮਨਮੁਖਪਸੁ
ਨਾਪਾਕ॥੨॥ਅੰਤਰਿਬਾਹਰਿਰਵਿਰਹਿਆਤਿਸਨੋਜਾਣੈਦੂਰਿ॥ਤ੍ਰਿਸਨਾਲਾਗੀਰਚਿਰਹਿਆਅੰ
ਤਰਿਹਉਮੈਕੂਰਿ॥ਭਗਤੀਨਾਮਵਿਹੂਣਿਆਆਵਹਿਵੰਞਹਿਪੂਰ॥੩॥ਰਾਖਿਲੇਹੁਪ੍ਰਭੁਕਰਣ
ਹਾਰਜੀਅਜੰਤਕਰਿਦਇਆ॥ਬਿਨੁਪ੍ਰਭਕੋਇਨਰਖਨਹਾਰੁਮਹਾਬਿਕਟਜਮਭਇਆ॥ਨਾਨਕ
ਨਾਮੁਨਵੀਸਰਉਕਰਿਅਪੁਨੀਹਰਿਮਇਆ॥੪॥੧੪॥ਸਿਰੀਰਾਗੁਮਹਲਾ੫ ॥ਮੇਰਾਤਨੁ
ਅਰੁਧਨੁਮੇਰਾਰਾਜਰੂਪਮੈਦੇਸੁ॥ਸੁਤਦਾਰਾਬਨਿਤਾਅਨੇਕਬਹੁਤੁਰੰਗਅਰੁਵੇਸ॥ਹਰਿਨਾਮੁਰਿਦੈਨ
ਵਸਈਕਾਰਜਿਕਿਤੈਨਲੇਖਿ॥੧॥ਮੇਰੇਮਨਹਰਿਹਰਿਨਾਮੁਧਿਆਇ॥ਕਰਿਸੰਗਤਿਨਿਤਸਾਧਕੀ
ਗੁਰਚਰਣੀਚਿਤੁਲਾਇ॥੧॥ਰਹਾਉ॥ਨਾਮੁਨਿਧਾਨੁਧਿਆਈਐਮਸਤਕਿਹੋਵੈਭਾਗੁ॥ਕਾਰਜ
ਸਭਿਸਵਾਰੀਅਹਿਗੁਰਕੀਚਰਣੀਲਾਗੁ॥ਹਉਮੈਰੋਗੁਭ੍ਰਮੁਕਟੀਐਨਾਆਵੈਨਾਜਾਗੁ॥੨॥ਕਰਿ
ਸੰਗਤਿਤੂਸਾਧਕੀਅਠਸਠਿਤੀਰਥਨਾਉ॥ਜੀਉਪ੍ਰਾਣਮਨੁਤਨੁਹਰੇਸਾਚਾਏਹੁਸੁਆਉ॥ਐਥੈ
ਮਿਲਹਿਵਡਾਈਆਦਰਗਹਿਪਾਵਹਿਥਾਉ॥੩॥ਕਰੇਕਰਾਏਆਪਿਪ੍ਰਭੁਸਭੁਕਿਛੁਤਿਸਹੀਹ
ਥਿ॥ਮਾਰਿਆਪੇਜੀਵਾਲਦਾਅੰਤਰਿਬਾਹਰਿਸਾਥਿ॥ਨਾਨਕਪ੍ਰਭਸਰਣਾਗਤੀਸਰਬਘਟਾਕੇਨ
ਥ॥੪॥੧੫॥ਸਿਰੀਰਾਗੁਮਹਲਾ੫ ॥ਸਰਣਿਪਏਪ੍ਰਭਆਪਣੇਗੁਰੁਹੋਆਕਿਰਪਾਲੁ॥
ਸਤਗੁਰਕੈਉਪਦੇਸਿਐਬਿਨਸੇਸਰਬਜੰਜਾਲ॥ਅੰਦਰੁਲਗਾਰਾਮਨਾਮਿਅੰਮ੍ਰਿਤਨਦਰਿਨਿ
ਹਾਲੁ॥੧॥ਮਨਮੇਰੇਸਤਿਗੁਰਸੇਵਾਸਾਰੁ॥ਕਰੇਦਇਆਪ੍ਰਭੁਆਪਣੀਇਕਨਿਮਖਨਮਨਹੁਵਿ
ਸਾਰੁ॥੧॥ਰਹਾਉ॥ਗੁਣਗੋਵਿੰਦਨਿਤਗਾਵੀਅਹਿਅਵਗੁਣਕਟਣਹਾਰ॥ਬਿਨੁਹਰਿਨਾਮਨਸੁਖੁਹੋ
ਇਕਰਿਡਿਠੇਬਿਸਥਾਰ॥ਸਹਜੇਸਿਫਤੀਰਤਿਆਭਵਜਲੁਉਤਰੇਪਾਰਿ॥੨॥ਤੀਰਥਵਰਤਲਖ
ਸੰਜਮਾਪਾਈਐਸਾਧੂਧੂਰਿ॥ਲੂਕਿਕਮਾਵੈਕਿਸਤੇਜਾਵੇਖੈਸਦਾਹਦੂਰਿ॥ਥਾਨਥਨੰਤਰਿਰਵਿਰ
ਹਿਆਪ੍ਰਭੁਮੇਰਾਭਰਪੂਰਿ॥੩॥ਸਚੁਪਾਤਿਸਾਹੀਅਮਰੁਸਚੁਸਚੇਸਚਾਥਾਨੁ॥ਸਚੀਕੁਦਰਤਿ
ਧਾਰੀਅਨੁਸਚਿਸਿਰਜਿਓਨੁਜਹਾਨੁ॥ਨਾਨਕਜਪੀਐਸਚੁਨਾਮੁਹਉਸਦਾਸਦਾਕੁਰਬਾਨੁ॥੪॥੧੬

॥ਸਿਰੀਰਾਗੁਮਹਲਾ੫ ॥ਉਦਮੁਕਰਿਹਰਿਜਾਪਣਾਵਡਭਾਗੀਧਨੁਖਾਟਿ॥ਸੰਤਸੰਗਿਹ
ਰਿਸਿਮਰਣਾਮਲੁਜਨਮਜਨਮਕੀਕਾਟਿ॥੧॥ਮਨਮੇਰੇਰਾਮਨਾਮੁਜਪਿਜਾਪੁ॥ਮਨਇਛੇਫਲਭੁੰ
ਚਿਤੂਸਭੁਚੂਕੈਸੋਗੁਸੰਤਾਪੁ॥੧॥ਰਹਾਉ॥ਜਿਸੁਕਾਰਣਿਤਨੁਧਾਰਿਆਸੋਪ੍ਰਭੁਡਿਠਾਨਾਲਿ॥ਜ
ਲਿਥਲਿਮਹੀਅਲਿਪੂਰਿਆਪ੍ਰਭੁਆਪਣੀਨਦਰਿਨਿਹਾਲਿ॥੨॥ਮਨੁਤਨੁਨਿਰਮਲੁਹੋਇ
ਆਲਾਗੀਸਾਚੁਪਰੀਤਿ॥ਚਰਣਭਜੇਪਾਰਬ੍ਰਹਮਕੇਸਭਿਜਪਤਪਤਿਨਹੀਕੀਤਿ॥੩॥ਰਤਨ
ਜਵੇਹਰਮਾਣਿਕਾਅੰਮ੍ਰਿਤੁਹਰਿਕਾਨਾਉ॥ਸੂਖਸਹਜਆਨੰਦਰਸਜਨਨਾਨਕਹਰਿਗੁਣਗਾਉ॥
੪॥੧੭॥ਸਿਰੀਰਾਗੁਮਹਲਾ੫ ॥ਸੋਈਸਾਸਤੁਸਉਣੁਸੋਇਜਿਤੁਜਪੀਐਹਰਿਨਾਉ॥
ਚਰਣਕਮਲਗੁਰਿਧਨੁਦੀਆਮਿਲਿਆਨਿਥਾਵੇਥਾਉ॥ਸਾਚੀਪੂੰਜੀਸਚੁਸੰਜਮੋਆਠਪਹਰਗੁਣ
ਗਾਉ॥ਕਰਿਕਿਰਪਾਪ੍ਰਭੁਭੇਟਿਆਮਰਣੁਨਆਵਣੁਜਾਉ॥੧॥ਮੇਰੇਮਨਹਰਿਭਜੁਸਦਾਇਕਰੰਗਿ॥
ਘਟਘਟਅੰਤਰਿਰਵਿਰਹਿਆਸਦਾਸਹਾਈਸੰਗਿ॥੧॥ਰਹਾਉ॥ਸੁਖਾਕੀਮਿਤਿਕਿਆਗਣੀਜਾਸਿ
ਮਰੀਗੋਵਿੰਦੁ॥ਜਿਨਚਾਖਿਆਸੇਤ੍ਰਿਪਤਾਸਿਆਉਹਰਸੁਜਾਣੈਜਿੰਦੁ॥ਸੰਤਾਸੰਗਤਿਮਨਿਵਸੈਪ੍ਰ
ਭੁਪ੍ਰੀਤਮੁਬਖਸਿੰਦੁ॥ਜਿਨਿਸੇਵਿਆਪ੍ਰਭੁਆਪਣਾਸੋਈਰਾਜਨਰਿੰਦੁ॥੨॥ਅਉਸਰਿਹਰਿਜ
ਸੁਗੁਣਰਮਣਜਿਤੁਕੋਟਿਮਜਨਇਸਨਾਨੁ॥ਰਸਨਾਉਚਰੈਗੁਣਵਤੀਕੋਇਨਪੁਜੈਦਾਨੁ॥ਦ੍ਰਿਸਟਿ
ਧਾਰਿਮਨਿਤਨਿਵਸੈਦਇਆਲਪੁਰਖੁਮਿਹਰਵਾਨੁ॥ਜੀਉਪਿੰਡੁਧਨੁਤਿਸਦਾਹਉਸਦਾਸਦਾਕੁਰ
ਬਾਨੁ॥੩॥ਮਿਲਿਆਕਦੇਨਾਵਿਛੁੜੈਜੋਮੇਲਿਆਕਰਤਾਰਿ॥ਦਾਸਾਕੇਬੰਧਨਕਾਟਿਆਸਾਚੈਸਿਰ
ਜਣਹਾਰਿ॥ਭੂਲਾਮਾਰਗਿਪਾਇਓਨੁਗੁਣਅਵਗੁਣਨਬੀਚਾਰਿ॥ਨਾਨਕਤਿਸੁਸਰਣਾਗਤੀਜਿ
ਸਗਲਘਟਾਆਧਾਰੁ॥੪॥੧੮॥ਸਿਰੀਰਾਗੁਮਹਲਾ੫ ॥ਰਸਨਾਸਚਾਸਿਮਰੀਐਮਨੁਤ
ਨੁਨਿਰਮਲੁਹੋਇ॥ਮਾਤਪਿਤਾਸਾਕਅਗਲੇਤਿਸੁਬਿਨੁਅਵਰੁਨਕੋਇ॥ਮਿਹਰਕਰੇਜੇਆਪ
ਣੀਚਸਾਨਵਿਸਰੈਸੋਇ॥੧॥ਮਨਮੇਰੇਸਾਚਾਸੇਵਿਜਿਚਰੁਸਾਸੁ॥ਬਿਨੁਸਚੇਸਭਕੂੜੁਹੈਅੰਤੇ
ਹੋਇਬਿਨਾਸੁ॥੧॥ਰਹਾਉ॥ਸਾਹਿਬੁਮੇਰਾਨਿਰਮਲਾਤਿਸੁਬਿਨੁਰਹਣੁਨਜਾਇ॥ਮੇਰੈਮਨਿਤਨਿਭੁ
ਖਅਤਿਅਗਲੀਕੋਈਆਣਿਮਿਲਾਵੈਮਾਇ॥ਚਾਰੇਕੁੰਡਾਭਾਲੀਆਸਹਬਿਨੁਅਵਰੁਨਜਾਇ॥

੨॥ਤਿਸੁਆਗੈਅਰਦਾਸਿਕਰਿਜੋਮੇਲੇਕਰਤਾਰੁ॥ਸਤਿਗੁਰੁਦਾਤਾਨਾਮਕਾਪੂਰਾਜਿਸੁਭੰਡਾਰੁ॥ਸ
ਦਾਸਦਾਸਾਲਾਹੀਐਅੰਤੁਨਪਾਰਾਵਾਰੁ॥੩॥ਪਰਵਦਗਾਰੁਸਾਲਾਹੀਐਜਿਸਦੇਚਲਤਅਨੇਕ॥
ਸਦਾਸਦਾਆਰਾਧੀਐਏਹਾਮਤਿਵਿਸੇਖ॥ਮਨਿਤਨਿਮਿਠਾਤਿਸੁਲਗੈਜਿਸੁਮਸਤਕਿਨਾਨਕਲੇਖ॥
੪॥੧੯॥ਸਿਰੀਰਾਗੁਮਹਲਾ੫ ॥ਸੰਤਜਨਹੁਮਿਲਿਭਾਈਹੋਸਚਾਨਾਮੁਸਮਾਲਿ॥ਤੋਸਾਬੰਧ
ਹੁਜੀਅਕਾਐਥੈਓਥੈਨਾਲਿ॥ਗੁਰਪੂਰੇਤੇਪਾਈਐਅਪਣੀਨਦਰਿਨਿਹਾਲਿ॥ਕਰਮਿਪਰਾਪਤਿਤਿ
ਸੁਹੋਵੈਜਿਸਨੋਹੋਇਦਇਆਲੁ॥੧॥ਮੇਰੇਮਨਗੁਰਜੇਵਡੁਅਵਰੁਨਕੋਇ॥ਦੂਜਾਥਾਉਨਕੋਸੁਝੈਗੁ
ਰਮੇਲੇਸਚੁਸੋਇ॥੧॥ਰਹਾਉ॥ਸਗਲਪਦਾਰਥਤਿਸੁਮਿਲੇਜਿਨਿਗੁਰੁਡਿਠਾਜਾਇ॥ਗੁਰਚਰ
ਣੀਜਿਨਮਨੁਲਗਾਸੇਵਡਭਾਗੀਮਾਇ॥ਗੁਰੁਦਾਤਾਸਮਰਥੁਗੁਰੁਗੁਰੁਸਭਮਹਿਰਹਿਆਸਮਾਇ॥
ਗੁਰੁਪਰਮੇਸਰੁਪਾਰਬ੍ਰਹਮੁਗੁਰੁਡੁਬਦਾਲਏਤਰਾਇ॥੨॥ਕਿਤੁਮੁਖਿਗੁਰੁਸਾਲਾਹੀਐਕਰਣਕਾਰ
ਣਸਮਰਥੁ॥ਸੇਮਥੇਨਿਹਚਲਰਹੇਜਿਨਗੁਰਿਧਾਰਿਆਹਥੁ॥ਗੁਰਿਅੰਮ੍ਰਿਤਨਾਮੁਪੀਆਲਿਆ
ਜਨਮਮਰਣਕਾਪਥੁ॥ਗੁਰੁਪਰਮੇਸਰੁਸੇਵਿਆਭੈਭੰਜਨੁਦੁਖਲਥੁ॥੩॥ਸਤਿਗੁਰੁਗਹਿਰਗਭੀ
ਰੁਹੈਸੁਖਸਾਗਰੁਅਘਖੰਡੁ॥ਜਿਨਿਗੁਰੁਸੇਵਿਆਆਪਣਾਜਮਦੂਤਨਲਾਗੈਡੰਡੁ॥ਗੁਰਨਾਲਿ
ਤੁਲਿਨਲਗਈਖੋਜਿਡਿਠਾਬ੍ਰਹਮੰਡੁ॥ਨਾਮੁਨਿਧਾਨੁਸਤਿਗੁਰਿਦੀਆਸੁਖੁਨਾਨਕਮਨਮਹਿਮੰਡੁ॥
੪॥੨੦॥ਸਿਰੀਰਾਗੁਮਹਲਾ੫ ॥ਮਿਠਾਕਰਿਕੈਖਾਇਆਕਉੜਾਉਪਜਿਆਸਾਦੁ॥ਭਾਈਮੀ
ਤਸੁਰਿਦਕੀਏਬਿਖਿਆਰਚਿਆਬਾਦੁ॥ਜਾਂਦੇਬਿਲਮਨਹੋਵਈਵਿਣੁਨਾਵੈਬਿਸਮਾਦੁ॥੧॥ਮੇ
ਰੇਮਨਸਤਿਗੁਰਕੀਸੇਵਾਲਾਗੁ॥ਜੋਦੀਸੈਸੋਵਿਣਸਣਾਮਨਕੀਮਤਿਤਿਆਗੁ॥੧॥ਰਹਾਉ॥
ਜਿਉਕੂਕਰੁਹਰਕਾਇਆਧਾਵੈਦਹਦਿਸਜਾਇ॥ਲੋਭੀਜੰਤੁਨਜਾਣਈਭਖੁਅਭਖੁਸਭਖਾਇ॥
ਕਾਮਕ੍ਰੋਧਮਦਿਬਿਆਪਿਆਫਿਰਿਫਿਰਿਜੋਨੀਪਾਇ॥੨॥ਮਾਇਆਜਾਲੁਪਸਾਰਿਆਭੀਤਰਿ
ਚੋਗਬਣਾਇ॥ਤ੍ਰਿਸਨਾਪੰਖੀਫਾਸਿਆਨਿਕਸੁਨਪਾਏਮਾਇ॥ਜਿਨਿਕੀਤਾਤਿਸਹਿਨਜਾਣਈ
ਫਿਰਿਫਿਰਿਆਵੈਜਾਇ॥੩॥ਅਨਿਕਪ੍ਰਕਾਰੀਮੋਹਿਆਬਹੁਬਿਧਿਇਹੁਸੰਸਾਰੁ॥ਜਿਸਨੋਰਖੈ
ਸੋਰਹੈਸੰਮ੍ਰਿਥੁਪੁਰਖੁਅਪਾਰੁ॥ਹਰਿਜਨਹਰਿਲਿਵਉਧਰੇਨਾਨਕਸਦਬਲਿਹਾਰੁ॥੪॥੨੧॥ਸਿ

ਰੀਰਾਗੁਮਹਲਾ੫ ਘਰੁ੨ ॥ਗੋਇਲਿਆਇਆਗੋਇਲੀਕਿਆਤਿਸੁਡੰਫੁਪਸਾਰੁ॥ਮੁ
ਹਲਤਿਪੁੰਨੀਚਲਣਾਤੂੰਸੰਮਲੁਘਰਬਾਰੁ॥੧॥ਹਰਿਗੁਣਗਾਉਮਨਾਸਤਿਗੁਰੁਸੇਵਿਪਿਆਰਿ॥ਕਿ
ਆਥੋੜੜੀਬਾਤਗੁਮਾਨੁ॥੧॥ਰਹਾਉ॥ਜੈਸੇਰੈਣਿਪਰਾਹੁਣੇਉਠਿਚਲਸਹਿਪਰਭਾਤਿ॥ਕਿਆਤੂੰ
ਰਤਾਗਿਰਸਤਸਿਉਸਭਫੁਲਾਕੀਬਾਗਾਤਿ॥੨॥ਮੇਰੀਮੇਰੀਕਿਆਕਰਹਿਜਿਨਿਦੀਆਸੋਪ੍ਰਭੁਲੋ
ੜਿ॥ਸਰਪਰਉਠੀਚਲਣਾਛਡਿਜਾਸੀਲਖਕਰੋੜਿ॥੩॥ਲਖਚਉਰਾਸੀਹਭ੍ਰਮਤਿਆਦੁਲਭ
ਜਨਮੁਪਾਇਓਇ॥ਨਾਨਕਨਾਮੁਸਮਾਲਿਤੂੰਸੋਦਿਨੁਨੇੜਾਆਇਓਇ॥੪॥੨੨॥ਸਿਰੀਰਾਗੁਮਹ
ਲਾ੫ ॥ਤਿਚਰੁਵਸਹਿਸੁਹੇਲੜੀਜਿਚਰੁਸਾਥੀਨਾਲਿ॥ਜਾਸਾਥੀਉਠੀਚਲਿਆਤਾਧ
ਨਖਾਕੂਰਾਲਿ॥੧॥ਮਨਿਬੈਰਾਗੁਭਇਆਦਰਸਨੁਦੇਖਣੈਕਾਚਾਉ॥ਧੰਨੁਸੁਤੇਰਾਥਾਨੁ॥੧॥ਰਹਾਉ॥
ਜਿਚਰੁਵਸਿਆਕੰਤੁਘਰਿਜੀਉਜੀਉਸਭਿਕਹਾਤਿ॥ਜਾਉਠੀਚਲਸੀਕੰਤੜਾਤਾਕੋਇਨਪੁਛੈ
ਤੇਰੀਬਾਤ॥੨॥ਪੇਈਅੜੈਸਹੁਸੇਵਿਤੂੰਸਾਹੁਰੜੈਸੁਖਿਵਸੁ॥ਗੁਰਮਿਲਿਚਜੁਅਚਾਰੁਸਿਖੁ
ਤੁਧੁਕਦੇਨਲਗੈਦੁਖੁ॥੩॥ਸਭਨਾਸਾਹੁਰੈਵੰਞਣਾਸਭਿਮੁਕਲਾਵਣਹਾਰ॥ਨਾਨਕਧੰਨੁਸੋਹਾ
ਗਣੀਜਿਨਸਹਨਾਲਿਪਿਆਰੁ॥੪॥੨੩॥ਸਿਰੀਰਾਗੁਮਹਲਾ੫ ਘਰੁ੬ ॥ਕਰਣਕਾ
ਰਣਏਕੁਓਹੀਜਿਨਿਕੀਆਆਕਾਰੁ॥ਤਿਸਹਿਧਿਆਵਹੁਮਨਮੇਰੇਸਰਬਕੋਆਧਾਰੁ॥੧॥ਗੁਰ
ਕੇਚਰਨਮਨਮਹਿਧਿਆਇ॥ਛੋਡਿਸਗਲਸਿਆਣਪਾਸਾਚਿਸਬਦਿਲਿਵਲਾਇ॥੧॥ਰਹਾਉ॥
ਦੁਖੁਕਲੇਸੁਨਭਉਬਿਆਪੈਗੁਰਮੰਤ੍ਰੁਹਿਰਦੈਹੋਇ॥ਕੋਟਿਜਤਨਾਕਰਿਰਹੇਗੁਰਬਿਨੁਤਰਿਓਨਕੋਇ॥
੨॥ਦੇਖਿਦਰਸਨੁਮਨੁਸਾਧਾਰੈਪਾਪਸਗਲੇਜਾਹਿ॥ਹਉਤਿਨਕੈਬਲਿਹਾਰਣੈਜਿਗੁਰਕੀਪੈਰੀਪਾ
ਹਿ॥੩॥ਸਾਧਸੰਗਤਿਮਨਿਵਸੈਸਾਚੁਹਰਿਕਾਨਾਉ॥ਸੇਵਡਭਾਗੀਨਾਨਕਾਜਿਨਾਮਨਿਇਹੁਭਾਉ॥
੪॥੨੪॥ਸਿਰੀਰਾਗੁਮਹਲਾ੫ ॥ਸੰਚਿਹਰਿਧਨੁਪੂਜਿਸਤਿਗੁਰੁਛੋਡਿਸਗਲਵਿਕਾਰ॥
ਜਿਨਿਤੂੰਸਾਜਿਸਵਾਰਿਆਹਰਿਸਿਮਰਿਹੋਇਉਧਾਰੁ॥੧॥ਜਪਿਮਨਨਾਮੁਏਕੁਅਪਾਰੁ॥ਪ੍ਰਾਨਮਨੁਤ
ਨੁਜਿਨਹਿਦੀਆਰਿਦੇਕਾਆਧਾਰੁ॥੧॥ਰਹਾਉ॥ਕਾਮਿਕ੍ਰੋਧਿਅਹੰਕਾਰਿਮਾਤੇਵਿਆਪਿਆਸੰਸਾਰੁ॥
ਪਉਸੰਤਸਰਣੀਲਾਗੁਚਰਣੀਮਿਟੈਦੂਖੁਅੰਧਾਰੁ॥੨॥ਸਤੁਸੰਤੋਖੁਦਇਆਕਮਾਵੈਏਹਕਰਣੀਸ

ਰਾ॥ਆਪੁਛੋਡਿਸਭਹੋਇਰੇਣਾਜਿਸੁਦੇਇਪ੍ਰਭੁਨਿਰੰਕਾਰੁ॥੩॥ਜੋਦੀਸੈਸੋਸਗਲਤੂੰਹੈਪਸਰਿਆਪ
ਸਾਰੁ॥ਕਹੁਨਾਨਕਗੁਰਿਭ੍ਰਮੁਕਾਟਿਆਸਗਲਬ੍ਰਹਮਬੀਚਾਰੁ॥੪॥੨੫॥ਸਿਰੀਰਾਗੁਮਹਲਾ੫
॥ਦੁਕ੍ਰਿਤਸੁਕ੍ਰਿਤਮੰਧੇਸੰਸਾਰੁਸਗਲਾਣਾ॥ਦੁਹਹੂੰਤੇਰਹਤਭਗਤੁਹੈਕੋਈਵਿਰਲਾਜਾਣਾ॥੧॥ਠਾਕੁ
ਰੁਸਰਬੇਸਮਾਣਾ॥ਕਿਆਕਹਉਸੁਣਉਸੁਆਮੀਤੂੰਵਡਪੁਰਖੁਸੁਜਾਣਾ॥੧॥ਰਹਾਉ॥ਮਾਨਅਭਿ
ਮਾਨਮੰਧੇਸੋਸੇਵਕੁਨਾਹੀ॥ਤਤਸਮਦਰਸੀਸੰਤਹੁਕੋਈਕੋਟਿਮੰਧਾਹੀ॥੨॥ਕਹਨਕਹਾਵਨਇਹੁਕੀਰ
ਤਿਕਰਲਾ॥ਕਥਨਕਹਨਤੇਮੁਕਤਾਗੁਰਮੁਖਿਕੋਈਵਿਰਲਾ॥੩॥ਗਤਿਅਵਗਤਿਕਛੁਨਦਰਿ
ਆਇਆ॥ਸੰਤਨਕੀਰੇਣੁਨਾਨਕਦਾਨੁਪਾਇਆ॥੪॥੨੬॥ਸਿਰੀਰਾਗੁਮਹਲਾ੫ ਘਰੁ੭
॥ਤੇਰੈਭਰੋਸੈਪਿਆਰੈਮੈਲਾਡਲਡਾਇਆ॥ਭੂਲਹਿਚੂਕਹਿਬਾਰਿਕਤੂੰਹਰਿਪਿਤਾਮਾਇਆ॥੧॥
ਸੁਹੇਲਾਕਹਨੁਕਹਾਵਨੁ॥ਤੇਰਾਬਿਖਮੁਭਾਵਨੁ॥੧॥ਰਹਾਉ॥ਹਉਮਾਣੁਤਾਣੁਕਰਉਤੇਰਾਹਉਜਾਨਉ
ਆਪਾ॥ਸਭਹੀਮਧਿਸਭਹਿਤੇਬਾਹਰਿਬੇਮੁਹਤਾਜਬਾਪਾ॥੨॥ਪਿਤਾਹਉਜਾਨਉਨਾਹੀਤੇਰੀਕਵ
ਨਜੁਗਤਾ॥ਬੰਧਨਮੁਕਤੁਸੰਤਹੁਮੇਰੀਰਾਖੈਮਮਤਾ॥੩॥ਭਏਕਿਰਪਾਲਠਾਕੁਰਰਹਿਓਆਵਣਜਾ
ਣਾ॥ਗੁਰਮਿਲਿਨਾਨਕਪਾਰਬ੍ਰਹਮੁਪਛਾਣਾ॥੪॥੨੭॥ਸਿਰੀਰਾਗੁਮਹਲਾ੫ ਘਰੁ੧
॥ਸੰਤਜਨਾਮਿਲਿਭਾਈਆਕਾਟਿਅੜਾਜਮਕਾਲੁ॥ਸਚਾਸਾਹਿਬੁਮਨਿਵੁਠਾਹੋਆਖਸਮੁਦ
ਇਆਲੁ॥ਪੂਰਾਸਤਿਗੁਰੁਭੇਟਿਆਬਿਨਸਿਆਸਭੁਜੰਜਾਲੁ॥੧॥ਮੇਰੇਸਤਿਗੁਰਾਹਉਤੁਧੁਵਿ
ਟਹੁਕੁਰਬਾਣੁ॥ਤੇਰੇਦਰਸਨਕਉਬਲਿਹਾਰਣੈਤੁਸਿਦਿਤਾਅੰਮ੍ਰਿਤਨਾਮੁ॥੧॥ਰਹਾਉ॥ਜਿਨ
ਤੂੰਸੇਵਿਆਭਾਉਕਰਿਸੇਈਪੁਰਖਸੁਜਾਨ॥ਤਿਨਾਪਿਛੈਛੁਟੀਐਜਿਨਅੰਦਰਿਨਾਮੁਨਿਧਾਨੁ॥
ਗੁਰਜੇਵਡੁਦਾਤਾਕੋਨਹੀਜਿਨਿਦਿਤਾਆਤਮਦਾਨੁ॥੨॥ਆਏਸੇਪਰਵਾਣੁਹਹਿਜਿਨਗੁਰੁਮਿ
ਲਿਆਸੁਭਾਇ॥ਸਚੇਸੇਤੀਰਤਿਆਦਰਗਹਬੈਸਣੁਜਾਇ॥ਕਰਤੇਹਥਿਵਡਿਆਈਆਪੂਰ
ਬਿਲਿਖਿਆਪਾਇ॥੩॥ਸਚੁਕਰਤਾਸਚੁਕਰਣਹਾਰੁਸਚੁਸਾਹਿਬੁਸਚੁਟੇਕ॥ਸਚੋਸਚੁਵਖਾ
ਣੀਐਸਚੋਬੁਧਿਬਿਬੇਕ॥ਸਰਬਨਿਰੰਤਰਿਰਵਿਰਹਿਆਜਪਿਨਾਨਕਜੀਵੈਏਕ॥੪॥੨੮॥
ਸਿਰੀਰਾਗੁਮਹਲਾ੫ ॥ਗੁਰੁਪਰਮੇਸੁਰੁਪੂਜੀਐਮਨਿਤਨਿਲਾਇਪਿਆਰੁ॥ਸਤਿਗੁ

ਰੁਦਾਤਾਜੀਅਕਾਸਭਸੈਦੇਇਅਧਾਰੁ॥ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥ਬਿ
ਨੁਸਾਧੂਸੰਗਤਿਰਤਿਆਮਾਇਆਮੋਹੁਸਭੁਛਾਰੁ॥੧॥ਮੇਰੇਸਾਜਨਹਰਿਹਰਿਨਾਮੁਸਮਾਲਿ॥ਸਾ
ਧੂਸੰਗਤਿਮਨਿਵਸੈਪੂਰਨਹੋਵੈਘਾਲ॥੧॥ਰਹਾਉ॥ਗੁਰੁਸਮਰਥੁਅਪਾਰੁਗੁਰੁਵਡਭਾਗੀਦ
ਰਸਨੁਹੋਇ॥ਗੁਰੁਅਗੋਚਰੁਨਿਰਮਲਾਗੁਰਜੇਵਡੁਅਵਰੁਨਕੋਇ॥ਗੁਰੁਕਰਤਾਗੁਰੁਕਰਣਹਾਰੁ
ਗੁਰਮੁਖਿਸਚੀਸੋਇ॥ਗੁਰਤੇਬਾਹਰਿਕਿਛੁਨਹੀਗੁਰੁਕੀਤਾਲੋੜੇਸੁਹੋਇ॥੨॥ਗੁਰੁਤੀਰਥੁਗੁ
ਰੁਪਾਰਜਾਤੁਗੁਰੁਮਨਸਾਪੂਰਣਹਾਰੁ॥ਗੁਰੁਦਾਤਾਹਰਿਨਾਮੁਦੇਇਉਧਰੈਸਭੁਸੰਸਾਰੁ॥ਗੁਰੁਸਮਰ
ਥੁਗੁਰੁਨਿਰੰਕਾਰੁਗੁਰੁਊਚਾਅਗਮਅਪਾਰੁ॥ਗੁਰਕੀਮਹਿਮਾਅਗਮਹੈਕਿਆਕਥੇਕਥਨਹਾਰੁ
॥੩॥ਜਿਤੜੇਫਲਮਨਿਬਾਛੀਅਹਿਤਿਤੜੇਸਤਿਗੁਰਪਾਸਿ॥ਪੂਰਬਲਿਖੇਪਾਵਣੇਸਚੁ
ਨਾਮੁਦੇਰਾਸਿ॥ਸਤਿਗੁਰਸਰਣੀਆਇਆਂਬਾਹੁੜਿਨਹੀਬਿਨਾਸੁ॥ਹਰਿਨਾਨਕਕਦੇਨਵਿਸਰਉ
ਏਹੁਜੀਉਪਿੰਡੁਤੇਰਾਸਾਸੁ॥੪॥੨੯॥ਸਿਰੀਰਾਗੁਮਹਲਾ੫ ॥ਸੰਤਜਨਹੁਸੁਣਿਭਾਈ
ਹੋਛੂਟਨੁਸਾਚੈਨਾਇ॥ਗੁਰਕੇਚਰਣਸਰੇਵਣੇਤੀਰਥਹਰਿਕਾਨਾਉ॥ਆਗੈਦਰਗਹਿਮੰਨੀ
ਅਹਿਮਿਲੈਨਿਥਾਵੇਥਾਉ॥੧॥ਭਾਈਰੇਸਾਚੀਸਤਿਗੁਰਸੇਵ॥ਸਤਿਗੁਰਤੁਠੈਪਾਈਐਪੂਰਨ
ਅਲਖਅਭੇਵ॥੧॥ਰਹਾਉ॥ਸਤਿਗੁਰਵਿਟਹੁਵਾਰਿਆਜਿਨਿਦਿਤਾਸਚੁਨਾਉ॥ਅਨਦਿ
ਨੁਸਚੁਸਲਾਹਣਾਸਚੇਕੇਗੁਣਗਾਉ॥ਸਚੁਖਾਣਾਸਚੁਪੈਨਣਾਸਚੇਸਚਾਨਾਉ॥੨॥ਸਾਸਿਗਿ
ਰਾਸਿਨਵਿਸਰੈਸਫਲੁਮੂਰਤਿਗੁਰੁਆਪਿ॥ਗੁਰਜੇਵਡੁਅਵਰੁਨਦਿਸਈਆਠਪਹਰਤਿਸੁਜਾ
ਪਿ॥ਨਦਰਿਕਰੇਤਾਪਾਈਐਸਚੁਨਾਮੁਗੁਣਤਾਸਿ॥੩॥ਗੁਰੁਪਰਮੇਸਰੁਏਕੁਹੈਸਭਮਹਿਰਹਿਆ
ਸਮਾਇ॥ਜਿਨਕਉਪੂਰਬਿਲਿਖਿਆਸੇਈਨਾਮੁਧਿਆਇ॥ਨਾਨਕਗੁਰਸਰਣਾਗਤੀਮਰੈਨ
ਆਵੈਜਾਇ॥੪॥੩੦॥੩੩॥੩੧॥੬॥੧੦੦॥

ੴਸਤਿਗੁਰਪ੍ਰਸਾਦਿ॥

ਸਿਰੀਰਾਗੁਮਹਲਾ੧ ਘਰੁ੧ ਅਸਟਪਦੀਆ॥ ॥ਆਖਿਆਖਿਮਨੁਵਾਵਣ
॥ਜਿਉਜਿਉਜਾਪੈਵਾਇ॥ਜਿਸਨੋਵਾਇਸੁਣਾਈਐਸੋਕੇਵਡੁਕਿਤੁਥਾਇ॥ਆਖਣਵਾਲੇਜੇ

ਤੜੇਸਭਿਆਖਿਰਹੇਲਿਵਲਾਇ॥੧॥ਬਾਬਾਅਲਹੁਅਗਮਅਪਾਰੁ॥ਪਾਕੀਨਾਈਪਾਕਥਾਇਸ
ਚਾਪਰਵਦਿਗਾਰੁ॥੧॥ਰਹਾਉ॥ਤੇਰਾਹੁਕਮੁਨਜਾਪੀਕੇਤੜਾਲਿਖਿਨਜਾਣੈਕੋਇ॥ਜੇਸਉਸਾਇਰਮੇ
ਲੀਅਹਿਤਿਲੁਨਪੁਜਾਵਹਿਰੋਇ॥ਕੀਮਤਿਕਿਨੈਨਪਾਈਆਸਭਿਸੁਣਿਸੁਣਿਆਖਹਿਸੋਇ॥੨॥
ਪੀਰਪੈਕਾਮਰਸਾਲਕਸਾਦਕਸੁਹਦੇਅਉਰੁਸਹੀਦ॥ਸੇਖਮਸਾਇਕਕਾਜੀਮੁਲਾਦਰਿਦਰਵੇ
ਸਰਸੀਦ॥ਬਰਕਤਿਤਿਨਕਉਅਗਲੀਪੜਦੇਰਹਨਿਦਰੂਦ॥੩॥ਪੁਛਿਨਸਾਜੇਪੁਛਿਨਢਾਹੇਪੁ
ਛਿਨਦੇਵੈਲੇਇ॥ਆਪਣੀਕੁਦਰਤਿਆਪੇਜਾਣੈਆਪੇਕਰਣੁਕਰੇਇ॥ਸਭਨਾਵੇਖੈਨਦਰਿਕਰਿ
ਜੈਭਾਵੈਤੈਦੇਇ॥੪॥ਥਾਵਾਨਾਵਨਜਾਣੀਅਹਿਨਾਵਾਕੇਵਡੁਨਾਉ॥ਜਿਥੈਵਸੈਮੇਰਾਪਾਤਿਸਾਹੁ
ਸੋਕੇਵਡੁਹੈਥਾਉ॥ਅੰਬੜਿਕੋਇਨਸਕਈਹਉਕਿਸਨੋਪੁਛਣਿਜਾਉ॥੫॥ਵਰਨਾਵਰਨਨਭਾਵ
ਨੀਜੇਕਿਸੈਵਡਾਕਰੇਇ॥ਵਡੇਹਥਿਵਡਿਆਈਆਜੈਭਾਵੈਤੈਦੇਇ॥ਹੁਕਮਿਸਵਾਰੇਆਪਣੈ
ਚਸਾਨਢਿਲਕਰੇਇ॥੬॥ਸਭੁਕੋਆਖੈਬਹੁਤੁਬਹੁਤੁਲੈਣੈਕੈਵੀਚਾਰਿ॥ਕੇਵਡੁਦਾਤਾ
ਆਖੀਐਦੇਕੈਰਹਿਆਸੁਮਾਰਿ॥ਨਾਨਕਤੋਟਿਨਆਵਈਤੇਰੇਜੁਗਹਜੁਗਹਭੰਡਾਰ॥੭॥੧॥
ਮਹਲਾ ੧ ॥ਸਭੇਕੰਤਮਹੇਲੀਆਸਗਲੀਆਕਰਹਿਸੀਗਾਰੁ॥ਗਣਤਗਣਾਵ
ਣਿਆਈਆਸੂਹਾਵੇਸੁਵਿਕਾਰੁ॥ਪਾਖੰਡਿਪ੍ਰੇਮੁਨਪਾਈਐਖੋਟਾਪਾਜੁਖੁਆਰੁ॥੧॥ਹਰਿਜੀਉਇ
ਉਪਿਰੁਰਾਵੈਨਾਰਿ॥ਤੁਧੁਭਾਵਨਿਸੋਹਾਗਣੀਅਪਣੀਕਿਰਪਾਲੈਹਿਸਵਾਰਿ॥੧॥ਰਹਾਉ॥ਗੁਰ
ਸਬਦੀਸੀਗਾਰੀਆਤਨੁਮਨੁਪਿਰਕੈਪਾਸਿ॥ਦੁਇਕਰਜੋੜਿਖੜੀਤਕੈਸਚੁਕਹੈਅਰਦਾਸਿ॥ਲਾ
ਲਿਰਤੀਸਚਭੈਵਸੀਭਾਇਰਤੀਰੰਗਿਰਾਸਿ॥੨॥ਪ੍ਰਿਅਕੀਚੇਰੀਕਾਂਢੀਐਲਾਲੀਮਾਨੈਨਾਉ॥ਸਾਚੀ
ਪ੍ਰੀਤਿਨਤੁਟਈਸਾਚੇਮੇਲਿਮਿਲਾਉ॥ਸਬਦਿਰਤੀਮਨੁਵੇਧਿਆਹਉਸਦਬਲਿਹਾਰੈਜਾਉ॥੩॥
ਸਾਧਨਰੰਡਨਬੈਸਈਜੇਸਤਿਗੁਰਮਾਹਿਸਮਾਇ॥ਪਿਰੁਰੀਸਾਲੂਨਉਤਨੋਸਾਚਉਮਰੈਨਜਾਇ॥ਨਿ
ਤਰਵੈਸੋਹਾਗਣੀਸਾਚੀਨਦਰਿਰਜਾਇ॥੪॥ਸਾਚੁਧੜੀਧਨਮਾਡੀਐਕਾਪੜੁਪ੍ਰੇਮਸੀਗਾਰੁ॥ਚੰਦ
ਨੁਚੀਤਿਵਸਾਇਆਮੰਦਰੁਦਸਵਾਦੁਆਰੁ॥ਦੀਪਕੁਸਬਦਿਵਿਗਾਸਿਆਰਾਮਨਾਮੁਉਰਹਾਰੁ॥੫
॥ਨਾਰੀਅੰਦਰਿਸੋਹਣੀਮਸਤਕਿਮਣੀਪਿਆਰੁ॥ਸੋਭਾਸੁਰਤਿਸੁਹਾਵਣੀਸਾਚੈਪ੍ਰੇਮਿਅਪਾਰ॥ਬਿ

ਨੁਪਿਰੁਪੁਰਖੁਨਜਾਣਈਸਾਚੇਗੁਰਕੈਹੇਤਿਪਿਆਰਿ॥੬॥ਨਿਸਿਅੰਧਿਆਰੀਸੁਤੀਏਕਿਉਪਿਰਬਿ
ਨੁਰੈਣਿਵਿਹਾਇ॥ਅੰਕੁਜਲਉਤਨੁਜਾਲੀਅਉਮਨੁਧਨੁਜਲਿਬਲਿਜਾਇ॥ਜਾਧਨਕੰਤਿਨਰਾ
ਵੀਆਤਾਬਿਰਥਾਜੋਬਨੁਜਾਇ॥੭॥ਸੇਜੈਕੰਤਮਹੇਲੜੀਸੂਤੀਬੂਝਨਪਾਇ॥ਹਉਸੁਤੀਪਿਰੁਜਾ
ਗਣਾਕਿਸਕਉਪੂਛਉਜਾਇ॥ਸਤਿਗੁਰਿਮੇਲੀਭੈਵਸੀਨਾਨਕਪ੍ਰੇਮੁਸਖਾਇ॥੮॥੨॥ਸਿਰੀਰਾ
ਗੁਮਹਲਾ੧ ॥ਆਪੇਗੁਣਆਪੇਕਥੈਆਪੇਸੁਣਿਵੀਚਾਰੁ॥ਆਪੇਰਤਨੁਪਰਖਿਤੂੰ
ਆਪੇਮੋਲੁਅਪਾਰੁ॥ਸਾਚਉਮਾਨੁਮਹਤੁਤੂੰਆਪੇਦੇਵਣਹਾਰੁ॥੧॥ਹਰਿਜੀਉਤੂੰਕਰਤਾਕਰਤਾਰੁ॥
ਜਿਉਭਾਵੈਤਿਉਰਾਖੁਤੂੰਹਰਿਨਾਮੁਮਿਲੈਆਚਾਰੁ॥੧॥ਰਹਾਉ॥ਆਪੇਹੀਰਾਨਿਰਮਲਾਆਪੇਰੰ
ਗੁਮਜੀਠ॥ਆਪੇਮੋਤੀਊਜਲੋਆਪੇਭਗਤਬਸੀਠੁ॥ਗੁਰਕੈਸਬਦਿਸਲਾਹਣਾਘਟਿਘਟਿ
ਡੀਠੁਅਡੀਠੁ॥੨॥ਆਪੇਸਾਗਰੁਬੋਹਿਥਾਆਪੇਪਾਰੁਅਪਾਰੁ॥ਸਾਚੀਵਾਟਸੁਜਾਣੁਤੂੰਸਬਦਿ
ਲਘਾਵਣਹਾਰੁ॥ਨਿਡਰਿਆਡਰੁਜਾਣੀਐਬਾਝੁਗੁਰੂਗੁਬਾਰੁ॥੩॥ਅਸਥਿਰੁਕਰਤਾਦੇਖੀ
ਐਹੋਰੁਕੇਤੀਆਵੈਜਾਇ॥ਆਪੇਨਿਰਮਲੁਏਕੁਤੂੰਹੋਰਬੰਧੀਧੰਧੈਪਾਇ॥ਗੁਰਿਰਾਖੇਸੇਉਬਰੇ
ਸਾਚੇਸਿਉਲਿਵਲਾਇ॥੪॥ਹਰਿਜੀਉਸਬਦਿਪਛਾਣੀਐਸਾਚਿਰਤੇਗੁਰਵਾਕਿ॥ਤਿਤੁਤ
ਨਿਮੈਲੁਨਲਗਈਸਚਘਰਿਜਿਸੁਓਤਾਕੁ॥ਨਦਰਿਕਰੇਸਚੁਪਾਈਐਬਿਨੁਨਾਵੈਕਿਆਸਾ
ਕੁ॥੫॥ਜਿਨੀਸਚੁਪਛਾਣਿਆਸੇਸੁਖੀਏਜੁਗਚਾਰਿ॥ਹਉਮੈਤ੍ਰਿਸਨਾਮਾਰਿਕੈਸਚੁਰਖਿਆਉ
ਰਧਾਰਿ॥ਜਗਮਹਿਲਾਹਾਏਕੁਨਾਮੁਪਾਈਐਗੁਰਵੀਚਾਰਿ॥੬॥ਸਾਚਉਵਖਰੁਲਾਦੀਐਲਾ
ਭੁਸਦਾਸਚੁਰਾਸਿ॥ਸਾਚੀਦਰਗਹਬੈਸਈਭਗਤਿਸਚੀਅਰਦਾਸਿ॥ਪਤਿਸਿਉਲੇਖਾਨਿਬ
ੜੈਰਾਮਨਾਮੁਪਰਗਾਸਿ॥੭॥ਊਚਾਊਚਉਆਖੀਐਕਹਉਨਦੇਖਿਆਜਾਇ॥ਜਹਦੇਖਾਤਹ
ਏਕੁਤੂੰਸਤਿਗੁਰਿਦੀਆਦਿਖਾਇ॥ਜੋਤਿਨਿਰੰਤਰਿਜਾਣੀਐਨਾਨਕਸਹਜਿਸੁਭਾਇ॥੮॥
੩॥ਸਿਰੀਰਾਗੁਮਹਲਾ੧ ॥ਮਛੁਲੀਜਾਲੁਨਜਾਣਿਆਸਰੁਖਾਰਾਅਸਗਾਹੁ॥ਅ
ਤਿਸਿਆਣੀਸੋਹਣੀਕਿਉਕੀਤੋਵੇਸਾਹੁ॥ਕੀਤੇਕਾਰਣਿਪਾਕੜੀਕਾਲੁਨਟਲੈਸਿਰਾਹੁ॥੧॥
ਭਾਈਰੇਇਉਸਿਰਿਜਾਣਹੁਕਾਲੁ॥ਜਿਉਮਛੀਤਿਉਮਾਣਸਾਪਵੈਅਚਿੰਤਾਜਾਲੁ॥੧॥

ਰਹਾਉ॥ਸਭੁਜਗੁਬਾਧੋਕਾਲਕੋਬਿਨੁਗੁਰਕਾਲੁਅਫਾਰੁ॥ਸਚਿਰਤੇਸੇਉਬਰੇਦੁਬਿਧਾਛੋਡਿ
ਵਿਕਾਰ॥ਹਉਤਿਨਕੈਬਲਿਹਾਰਣੈਦਰਿਸਚੈਸਚਿਆਰ॥੨॥ਸੀਚਾਨੇਜਿਉਪੰਖੀਆਜਾਲੀ
ਬਧਿਕਹਾਥਿ॥ਗੁਰਿਰਾਖੇਸੇਉਬਰੇਹੋਰਿਫਾਥੇਚੋਗੈਸਾਥਿ॥ਬਿਨੁਨਾਵੈਚੁਣਿਸੁਟੀਅਹਿਕੋਇ
ਨਸੰਗੀਸਾਥਿ॥੩॥ਸਚੋਸਚਾਆਖੀਐਸਚੇਸਚਾਥਾਨੁ॥ਜਿਨੀਸਚਾਮੰਨਿਆਤਿਨਮਨਿਸ
ਚੁਧਿਆਨੁ॥ਮਨਿਮੁਖਿਸੁਚੇਜਾਣੀਅਹਿਗੁਰਮੁਖਿਜਿਨਾਗਿਆਨੁ॥੪॥ਸਤਿਗੁਰਅਗੈਅਰਦਾ
ਸਿਕਰਿਸਾਜਨੁਦੇਇਮਿਲਾਇ॥ਸਾਜਨਿਮਿਲਿਐਸੁਖੁਪਾਇਆਜਮਦੂਤਮੁਏਬਿਖੁਖਾਇ॥
ਨਾਵੈਅੰਦਰਿਹਉਵਸਾਂਨਾਉਵਸੈਮਨਿਆਇ॥੫॥ਬਾਝੁਗੁਰੂਗੁਬਾਰੁਹੈਬਿਨੁਸਬਦੈਬੂਝਨ
ਪਾਇ॥ਗੁਰਮਤੀਪਰਗਾਸੁਹੋਇਸਚਿਰਹੈਲਿਵਲਾਇ॥ਤਿਥੈਕਾਲੁਨਸੰਚਰੈਜੋਤੀਜੋਤਿਸ
ਮਾਇ॥੬॥ਤੂੰਹੈਸਾਜਨੁਤੂੰਸੁਜਾਣੁਤੂੰਆਪੇਮੇਲਣਹਾਰੁ॥ਗੁਰਸਬਦੀਸਾਲਾਹੀਐਅੰਤੁਨਪਾ
ਰਾਵਾਰੁ॥ਤਿਥੈਕਾਲੁਨਅਪੜੈਜਿਥੈਗੁਰਕਾਸਬਦੁਅਪਾਰੁ॥੭॥ਹੁਕਮੀਸਭੇਊਪਜਹਿਹੁਕ
ਮੀਕਾਰਕਮਾਹਿ॥ਹੁਕਮੀਕਾਲੈਵਸਿਹੈਹੁਕਮੀਸਾਚਿਸਮਾਹਿ॥ਨਾਨਕਜੋਤਿਸੁਭਾਵੈਸੋਥੀਐ
ਇਨਾਜੰਤਾਵਸਿਕਿਛੁਨਾਹਿ॥੮॥੪॥ਸਿਰੀਰਾਗੁਮਹਲਾ੧ ॥ਮਨਿਜੂਠੈਤਨਿਜੂਠਿ
ਹੈਜਿਹਵਾਜੂਠੀਹੋਇ॥ਮੁਖਿਝੂਠੈਝੂਠੁਬੋਲਣਾਕਿਉਕਰਿਸੂਚਾਹੋਇ॥ਬਿਨੁਅਭਸਬਦ
ਨਾਂਜੀਐਸਾਚੇਤੇਸਚੁਹੋਇ॥੧॥ਮੁੰਧੇਗੁਣਹੀਣੀਸੁਖੁਕੇਹਿ॥ਪਿਰੁਰਲੀਆਰਸਿਮਾਣਸੀਸ
ਚਿਸਬਦਿਸੁਖੁਨੇਹਿ॥੧॥ਰਹਾਉ॥ਪਿਰੁਪਰਦੇਸੀਜੇਥੀਐਧਨਵਾਂਢੀਝੂਰੇਇ॥ਜਿਉਜਲਿ
ਥੋੜੈਮਛੁਲੀਕਰਣਪਲਾਵਕਰੇਇ॥ਪਿਰਭਾਵੈਸੁਖੁਪਾਈਐਜਾਆਪੇਨਦਰਿਕਰੇਇ॥੨॥
ਪਿਰੁਸਾਲਾਹੀਆਪਣਾਸਖੀਸਹੇਲੀਨਾਲਿ॥ਤਨਿਸੋਹੈਮਨੁਮੋਹਿਆਰਤੀਰੰਗਿਨਿਹਾਲਿ॥
ਸਬਦਿਸਵਾਰੀਸੋਹਣੀਪਿਰੁਰਾਵੈਗੁਣਨਾਲਿ॥੩॥ਕਾਮਣਿਕਾਮਿਨਆਵਈਖੋਟੀਅਵਗ
ਣਿਆਰਿ॥ਨਾਸੁਖੁਪੇਈਐਸਾਹੁਰੈਝੂਠਿਜਲੀਵੇਕਾਰਿ॥ਆਵਣੁਵੰਞਣੁਡਾਖੜੋਛੋਡੀਕੰਤਿ
ਵਿਸਾਰਿ॥੪॥ਪਿਰਕੀਨਾਰਿਸੁਹਾਵਣੀਮੁਤੀਸੋਕਿਤੁਸਾਦਿ॥ਪਿਰਕੈਕਾਮਿਨਆਵਈਬੋਲੇਫ
ਦਿਲੁਬਾਦਿ॥ਦਰਿਘਰਿਢੋਈਨਾਲਹੈਛੂਟੀਦੂਜੈਸਾਦਿ॥੫॥ਪੰਡਿਤਵਾਚਹਿਪੋਥੀਆਨਾਬੂ

ਝਹਿਵੀਚਾਰੁ॥ਅਨਕਉਮਤੀਦੇਚਲਹਿਮਾਇਆਕਾਵਾਪਾਰੁ॥ਕਥਨੀਝੂਠੀਜਗੁਭਵੈਰਹਣੀ
ਸਬਦੁਸੁਸਾਰੁ॥੬॥ਕੇਤੇਪੰਡਿਤਜੋਤਕੀਬੇਦਾਕਰਹਿਬੀਚਾਰੁ॥ਵਾਦਿਵਿਰੋਧਿਸਲਾਹਣੇਵਾਦੇ
ਆਵਣੁਜਾਣੁ॥ਬਿਨੁਗੁਰਕਰਮਨਛੁਟਸੀਕਹਿਸੁਣਿਆਖਿਵਖਾਣੁ॥੭॥ਸਭਿਗੁਣਵੰਤੀ
ਆਖੀਅਹਿਮੈਗੁਣੁਨਾਹੀਕੋਇ॥ਹਰਿਵਰੁਨਾਰਿਸੁਹਾਵਣੀਮੈਭਾਵੈਪ੍ਰਭੁਸੋਇ॥ਨਾਨਕਸਬ
ਦਿਮਿਲਾਵੜਾਨਾਵੇਛੋੜਾਹੋਇ॥੮॥੫॥ਸਿਰੀਰਾਗੁਮਹਲਾ੧ ॥ਜਪੁਤਪੁਸੰਜ
ਮੁਸਾਧੀਐਤੀਰਥਿਕੀਚੈਵਾਸੁ॥ਪੁੰਨਦਾਨਚੰਗਿਆਈਆਬਿਨੁਸਾਚੇਕਿਆਤਾਸੁ॥ਜੇਹਾਰਾ
ਧੇਤੇਹਾਲੁਣੈਬਿਨੁਗੁਣਜਨਮੁਵਿਣਾਸੁ॥੧॥ਮੁੰਧੇਗੁਣਦਾਸੀਸੁਖੁਹੋਇ॥ਅਵਗਣਤਿ
ਆਗਿਸਮਾਈਐਗੁਰਮਤਿਪੂਰਾਸੋਇ॥੧॥ਰਹਾਉ॥ਵਿਣੁਰਾਸੀਵਾਪਾਰੀਆਤਕੇਕੁੰਡਾਚ
ਰਿ॥ਮੂਲੁਨਬੁਝੈਆਪਣਾਵਸਤੁਰਹੀਘਰਬਾਰਿ॥ਵਿਣੁਵਖਰਦੁਖੁਅਗਲਾਕੂੜਿਮੁਠੀ
ਕੂੜਿਆਰਿ॥੨॥ਲਾਹਾਅਹਿਨਿਸਿਨਉਤਨਾਪਰਖੇਰਤਨੁਵੀਚਾਰਿ॥ਵਸਤੁਲਹੈਘਰਿ
ਆਪਣੈਚਲੈਕਾਰਜੁਸਾਰਿ॥ਵਣਜਾਰਿਆਸਿਉਵਣਜੁਕਰਿਗੁਰਮੁਖਿਬ੍ਰਹਮੁਬੀਚਾਰਿ
॥੩॥ਸੰਤਾਂਸੰਗਤਿਪਾਈਐਜੇਮੇਲੇਮੇਲਣਹਾਰੁ॥ਮਿਲਿਆਹੋਇਨਵਿਛੁੜੈਜਿਸੁਅੰਤ
ਰਿਜੋਤਿਅਪਾਰ॥ਸਚੈਆਸਣਿਸਚਿਰਹੈਸਚੈਪ੍ਰੇਮਪਿਆਰ॥੪॥ਜਿਨੀਆਪੁਪਛਾਣਿ
ਆਘਰਮਹਿਮਹਲੁਸੁਥਾਇ॥ਸਚੇਸੇਤੀਰਤਿਆਸਚੋਪਲੈਪਾਇ॥ਤ੍ਰਿਭਵਣਿਸੋਪ੍ਰਭੁ
ਜਾਣੀਐਸਾਚੋਸਾਚੈਨਾਇ॥੫॥ਸਾਧਨਖਰੀਸੁਹਾਵਣੀਜਿਨਿਪਿਰੁਜਾਤਾਸੰਗਿ॥ਮਹਲੀ
ਮਹਲਿਬੁਲਾਈਐਸੋਪਿਰੁਰਾਵੈਰੰਗਿ॥ਸਚਿਸੁਹਾਗਣਿਸਾਭਲੀਪਿਰਿਮੋਹੀਗੁਣਸੰ
ਗਿ॥੬॥ਭੂਲੀਭੂਲੀਥਲਿਚੜਾਥਲਿਚੜਿਡੂਗਰਿਜਾਉ॥ਬਨਮਹਿਭੂਲੀਜੇਫਿਰ
ਾਬਿਨੁਗੁਰਬੂਝਨਪਾਉ॥ਨਾਵਹੁਭੂਲੀਜੇਫਿਰਾਫਿਰਿਫਿਰਿਆਵਉਜਾਉ॥ਪੂਛਹੁ
ਜਾਇਪਧਾਊਆਚਲੇਚਾਕਰਹੋਇ॥ਰਾਜਨੁਜਾਣਹਿਆਪਣਾਦਰਿਘਰਿਠਾਕਨਹੋਇ॥
ਨਾਨਕਏਕੋਰਵਿਰਹਿਆਦੂਜਾਅਵਰੁਨਕੋਇ॥੮॥੬॥ਸਿਰੀਰਾਗੁਮਹਲਾ੧
ਗੁਰਤੇਨਿਰਮਲੁਜਾਣੀਐਨਿਰਮਲਦੇਹਸਰੀਰੁ॥ਨਿਰਮਲੁਸਾਚੋਮਨਿਵਸੈਸੋਜਾਣੈਅਭਪੀ

ਰਾ॥ਸਹਜੈਤੇਸੁਖੁਅਗਲੋਨਾਲਾਗੈਜਮਤੀਰੁ॥੧॥ਭਾਈਰੇਮੈਲੁਨਾਹੀਨਿਰਮਲਜਲਿਨਾਇ॥ਨਿਰਮ
ਲੁਸਾਚਾਏਕੁਤੂਹੋਰੁਮੈਲੁਭਰੀਸਭਜਾਇ॥੧॥ਰਹਾਉ॥ਹਰਿਕਾਮੰਦਰੁਸੋਹਣਾਕੀਆਕਰਣੈਹਾਰਿ
॥ਰਵਿਸਸਿਦੀਪਅਨੂਪਜੋਤਿਤ੍ਰਿਭਵਣਿਜੋਤਿਅਪਾਰ॥ਹਾਟਪਟਣਗੜਕੋਠੜੀਸਚੁਸਉਦ
ਵਾਪਾਰੁ॥੨॥ਗਿਆਨਅੰਜਨੁਭੈਭੰਜਨਾਦੇਖੁਨਿਰੰਜਨਭਾਇ॥ਗੁਪਤੁਪ੍ਰਗਟੁਸਭਜਾਣੀਐਜੇ
ਮਨੁਰਾਖੈਠਾਇ॥ਐਸਾਸਤਿਗੁਰੁਜੇਮਿਲੈਤਾਸਹਜੇਲਏਮਿਲਾਇ॥੩॥ਕਸਿਕਸਵਟੀਲਾਈ
ਐਪਰਖੇਹਿਤੁਚਿਤੁਲਾਇ॥ਖੋਟੇਠਉਰਨਪਾਇਨੀਖਰੇਖਜਾਨੈਪਾਇ॥ਆਸਅੰਦੇਸਾਦੂਰਿਕਰਿ
ਇਉਮਲੁਜਾਇਸਮਾਇ॥੪॥ਸੁਖਕਉਮਾਗੈਸਭੁਕੋਦੁਖੁਨਮਾਗੈਕੋਇ॥ਸੁਖੈਕਉਦੁਖੁਅਗ
ਲਾਮਨਮੁਖਿਬੂਝਨਹੋਇ॥ਸੁਖਦੁਖਸਮਕਰਿਜਾਣੀਅਹਿਸਬਦਿਭੇਦਿਸੁਖੁਹੋਇ॥੫॥ਬੇਦੁ
ਪੁਕਾਰੇਵਾਚੀਐਬਾਣੀਬ੍ਰਹਮਬਿਆਸੁ॥ਮੁਨਿਜਨਸੇਵਕਸਾਧਿਕਾਨਾਮਿਰਤੇਗੁਣਤਾਸੁ॥ਸਚਿ
ਰਤੇਸੇਜਿਣਿਗਏਹਉਸਦਬਲਿਹਾਰੈਜਾਸੁ॥੬॥ਚਹੁਜੁਗਿਮੈਲੇਮਲੁਭਰੇਜਿਨਮੁਖਿਨਾਮੁਨ
ਹੋਇ॥ਭਗਤੀਭਾਇਵਿਹੂਣਿਆਮੁਹੁਕਾਲਾਪਤਿਖੋਇ॥ਜਿਨੀਨਾਮੁਵਿਸਾਰਿਆਅਵਗਣ
ਮੁਠੀਰੋਇ॥੭॥ਖੋਜਤਖੋਜਤਪਾਇਆਡਰੁਕਰਿਮਿਲੈਮਿਲਾਇ॥ਆਪੁਪਛਾਣੈਘਰਿਵਸੈਹ
ਉਮੈਤ੍ਰਿਸਨਾਜਾਇ॥ਨਾਨਕਨਿਰਮਲਊਜਲੇਜੋਰਾਤੇਹਰਿਨਾਇ॥੮॥੭॥ਸਿਰੀਰਾਗੁਮਹਲਾ੧
॥ਸੁਣਿਮਨਿਭੂਲੇਬਾਵਰੇਗੁਰਕੀਚਰਣੀ ਲਾਗੁ॥ਹਰਿਜਪਿਨਾਮੁਧਿਆਇਤੂਜਮੁਡਰਪੈਦੁਖ
ਭਾਗੁ॥ਦੂਖੁਘਣੋਦੋਹਾਗਣੀਕਿਉਥਿਰੁਰਹੈ ਸੁਹਾਗੁ॥੧॥ਭਾਈਰੇਅਵਰੁਨਾਹੀਮੈਥਾਉ॥
ਮੈਧਨੁਨਾਮੁਨਿਧਾਨੁਹੈਗੁਰਿਦੀਆਬਲਿਜਾਉ॥੧॥ਰਹਾਉ॥ਗੁਰਮਤਿਪਤਿਸਾਬਾਸਿਤਿਸੁਤਿਸ
ਕੈਸੰਗਿਮਿਲਾਉ॥ਤਿਸੁਬਿਨੁਘੜੀਨਜੀਵਊਬਿਨੁਨਾਵੈਮਰਿਜਾਉ॥ਮੈਅੰਧੁਲੇਨਾਮੁਨਵੀਸਰੈਟੇ
ਕਟਿਕੀਘਰਿਜਾਉ॥੨॥ਗੁਰੂਜਿਨਾਕਾਅੰਧੁਲਾਚੇਲੇਨਾਹੀਠਾਉ॥ਬਿਨੁਸਤਿਗੁਰਨਾਉਨਪਾਈ
ਐਬਿਨੁਨਾਵੈਕਿਆਸੁਆਉ॥ਆਇਗਇਆਪਛੁਤਾਵਣਾਜਿਉਸੁੰਞੈਘਰਿਕਾਉ॥੩॥ਬਿਨੁ
ਨਾਵੈਦੁਖੁਦੇਹੁਰੀਜਿਉਕਲਰਕੀਭੀਤਿ॥ਤਬਲਗੁਮਹਲੁਨਪਾਈਐਜਬਲਗੁਸਾਚੁਨਚੀਤਿ
॥ਸਬਦਿਰਪੈਘਰੁਪਾਈਐਨਿਰਬਾਣੀਪਦੁਨੀਤਿ॥੪॥ਹਉਗੁਰਪੂਛਉਆਪਣੇਗੁਰਪੁਛਿਕਾਰ

ਕਮਾਉ॥ਸਬਦਿਸਲਾਹੀਮਨਿਵਸੈਹਉਮੈਦੁਖੁਜਲਿਜਾਉ॥ਸਹਜੇਹੋਇਮਿਲਾਵੜਾਸਾਚੇ
ਸਾਚਿਮਿਲਾਉ॥੫॥ਸਬਦਿਰਤੇਸੇਨਿਰਮਲੇਤਜਿਕਾਮਕ੍ਰੋਧੁਅਹੰਕਾਰੁ॥ਨਾਮੁਸਲਾਹਨਿਸਦ
ਸਦਾਹਰਿਰਾਖਹਿਉਰਧਾਰਿ॥ਸੋਕਿਉਮਨਹੁਵਿਸਾਰੀਐਸਭਜੀਆਕਾਆਧਾਰੁ॥੬॥ਸ
ਬਦਿਮਰੈਸੋਮਰਿਰਹੈਫਿਰਿਮਰੈਨਦੂਜੀਵਾਰ॥ਸਬਦੈਹੀਤੇਪਾਈਐਹਰਿਨਾਮੇਲਗੈਪਿਆ
ਰੁ॥ਬਿਨੁਸਬਦੈਜਗੁਭੂਲਾਫਿਰੈਮਰਿਜਨਮੈਵਾਰੋਵਾਰ॥੭॥ਸਭਸਾਲਾਹੈਆਪਕਉਵਡਹੁ
ਵਡੇਰੀਹੋਇ॥ਗੁਰਬਿਨੁਆਪੁਨਚੀਨੀਐਕਹੇਸੁਣੇਕਿਆਹੋਇ॥ਨਾਨਕਸਬਦਿਪਛਾਣੀਐਹ
ਉਮੈਕਰੈਨਕੋਇ॥੮॥੮॥ਸਿਰੀਰਾਗੁਮਹਲਾ੧ ॥ਬਿਨੁਪਿਰਧਨਸੀਗਾਰੀਐਜੋਬ
ਨੁਬਾਦਿਖੁਆਰੁ॥ਨਾਮਾਣੇਸੁਖਿਸੇਜੜੀਬਿਨੁਪਿਰਬਾਦਿਸੀਗਾਰੁ॥ਦੂਖੁਘਣੋਦੋਹਾਗਣੀ
ਨਾਘਰਿਸੇਜਭਤਾਰੁ॥੧॥ਮਨਰੇਰਾਮਜਪਹੁਸੁਖੁਹੋਇ॥ਬਿਨੁਗੁਰਪ੍ਰੇਮੁਨਪਾਈਐਸਬਦਿ
ਮਿਲੈਰੰਗੁਹੋਇ॥੧॥ਰਹਾਉ॥ਗੁਰਸੇਵਾਸੁਖੁਪਾਈਐਹਰਿਵਰੁਸਹਜਿਸੀਗਾਰੁ॥ਸਚਿਮਾਣੇ
ਪਿਰਸੇਜੜੀਗੂੜਾਹੇਤੁਪਿਆਰੁ॥ਗੁਰਮੁਖਿਜਾਣਿਸਿਞਾਣੀਐਗੁਰਿਮੇਲੀਗੁਣਚਾਰੁ॥੨॥
ਸਚਿਮਿਲਹੁਵਰਕਾਮਣੀਪਿਰਿਮੋਹੀਰੰਗੁਲਾਇ॥ਮਨੁਤਨੁਸਾਚਿਵਿਗਸਿਆਕੀਮਤਿਕਹਣੁ
ਨਜਾਇ॥ਹਰਿਵਰੁਘਰਿਸੋਹਾਗਣੀਨਿਰਮਲਸਾਚੈਨਾਇ॥੩॥ਮਨਮਹਿਮਨੂਆਜੇਮਰੈਤਾਪਿ
ਰੁਰਾਵੈਨਾਰਿ॥ਇਕਤੁਤਾਗੈਰਲਿਮਿਲੈਗਲਿਮੋਤੀਅਨਕਾਹਾਰੁ॥ਸੰਤਸਭਾਸੁਖੁਊਪਜੈਗੁਰਮੁ
ਖਿਨਾਮਅਧਾਰੁ॥੪॥ਖਿਨਮਹਿਉਪਜੈਖਿਨਿਖਪੈਖਿਨੁਆਵੈਖਿਨੁਜਾਇ॥ਸਬਦੁਪਛਾਣੈਰ
ਵਿਰਹੈਨਾਤਿਸੁਕਾਲੁਸੰਤਾਇ॥ਸਾਹਿਬੁਅਤੁਲੁਨਤੋਲੀਐਕਥਨਿਨਪਾਇਆਜਾਇ॥੫॥
ਵਾਪਾਰੀਵਣਜਾਰਿਆਆਏਵਜਹੁਲਿਖਾਇ॥ਕਾਰਕਮਾਵਹਿਸਚਕੀਲਾਹਾਮਿਲੈਰਜਾਇ
॥ਪੂੰਜੀਸਾਚੀਗੁਰੁਮਿਲੈਨਾਤਿਸੁਤਿਲੁਨਤਮਾਇ॥੬॥ਗੁਰਮੁਖਿਤੋਲਿਤੋਲਾਇਸੀਸਚੁਤਰਾਜੀ
ਤੋਲੁ॥ਆਸਾਮਨਸਾਮੋਹਣੀਗੁਰਿਠਾਕੀਸਚੁਬੋਲੁ॥ਆਪਿਤੁਲਾਏਤੋਲਸੀਪੂਰੇਪੂਰਾਤੋਲੁ॥
੭॥ਕਥਨੈਕਹਣਿਨਛੁਟੀਐਨਾਪੜਿਪੁਸਤਕਭਾਰ॥ਕਾਇਆਸੋਚਨਪਾਈਐਬਿਨੁਹਰਿਭਗਤਿ
ਪਿਆਰ॥ਨਾਨਕਨਾਮੁਨਵੀਸਰੈਮੇਲੇਗੁਰੁਕਰਤਾਰ॥੮॥੯॥ਸਿਰੀਰਾਗੁਮਹਲਾ੧॥

ਸਤਿਗੁਰੁਪੂਰਾਜੇਮਿਲੈਪਾਈਐਰਤਨੁਬੀਚਾਰੁ॥ਮਨੁਦੀਜੈਗੁਰਆਪਣੇਪਾਈਐਸਰਬਪਿਆ
ਰੁ॥ਮੁਕਤਿਪਦਾਰਥੁਪਾਈਐਅਵਗਣਮੇਟਣਹਾਰੁ॥੧॥ਭਾਈਰੇਗੁਰਬਿਨੁਗਿਆਨੁਨਹੋਇ॥
ਪੂਛਹੁਬ੍ਰਹਮੇਨਾਰਦੈਬੇਦਬਿਆਸੈਕੋਇ॥੧॥ਰਹਾਉ॥ਗਿਆਨੁਧਿਆਨੁਧੁਨਿਜਾਣੀਐਅਕ
ਥੁਕਹਾਵੈਸੋਇ॥ਸਫਲਿਓਬਿਰਖੁਹਰੀਆਵਲਾਛਾਵਘਣੇਰੀਹੋਇ॥ਲਾਲਜਵੇਹਰ
ਮਾਣਕੀਗੁਰਭੰਡਾਰੈਸੋਇ॥੨॥ਗੁਰਭੰਡਾਰੈਪਾਈਐਨਿਰਮਲਨਾਮਪਿਆਰੁ॥ਸਾਚੋਵਖਰੁਸੰ
ਚੀਐਪੂਰੈਕਰਮਿਅਪਾਰੁ॥ਸੁਖਦਾਤਾਦੁਖਮੇਟਣੋਸਤਿਗੁਰੁਅਸੁਰਸੰਘਾਰੁ॥੩॥ਭਵਜਲੁ
ਬਿਖਮੁਡਰਾਵਣੋਨਾਕੰਧੀਨਾਪਾਰੁ॥ਨਾਬੇੜੀਨਾਤੁਲਹੜਾਨਾਤਿਸੁਵੰਝੁਮਲਾਰੁ॥ਸਤਿਗੁਰੁ
ਭੈਕਾਬੋਹਿਥਾਨਦਰੀਪਾਰਿਉਤਾਰੁ॥੪॥ਇਕੁਤਿਲੁਪਿਆਰਾਵੀਸਰੈਦੁਖੁਲਾਗੈਸੁਖੁਜਾਇ
॥ਜਿਹਵਾਜਲਉਜਲਾਵਣੀਨਾਮੁਨਜਪੈਰਸਾਇ॥ਘਟੁਬਿਨਸੈਦੁਖੁਅਗਲੋਜਮੁਪਕੜੈ
ਪਛੁਤਾਇ॥੫॥ਮੇਰੀਮੇਰੀਕਰਿਗਏਤਨੁਧਨੁਕਲਤੁਨਸਾਥਿ॥ਬਿਨੁਨਾਵੈਧਨੁਬਾਦਿਹੈਭੂ
ਲੋਮਾਰਗਿਆਥਿ॥ਸਾਚਉਸਾਹਿਬੁਸੇਵੀਐਗੁਰਮੁਖਿਅਕਥੋਕਾਥਿ॥੬॥ਆਵੈਜਾਇਭ
ਵਾਈਐਪਾਈਐਕਿਰਤਿਕਮਾਇ॥ਪੂਰਬਿਲਿਖਿਆਕਿਉਮੇਟੀਐਲਿਖਿਆਲੇਖੁਰਜਾ
ਇ॥ਬਿਨੁਹਰਿਨਾਮਨਛੁਟੀਐਗੁਰਮਤਿਮਿਲੈਮਿਲਾਇ॥੭॥ਤਿਸੁਬਿਨੁਮੇਰਾਕੋਨਹੀਜਿ
ਸਕਾਜੀਉਪਰਾਨੁ॥ਹਉਮੈਮਮਤਾਜਲਿਬਲਉਲੋਭੁਜਲਉਅਭਿਮਾਨੁ॥ਨਾਨਕਸਬਦੁਵੀ
ਚਾਰੀਐਪਾਈਐਗੁਣੀਨਿਧਾਨੁ॥੮॥੧੦॥ਸਿਰੀਰਾਗੁਮਹਲਾ੧ ॥ਰੇਮਨਐਸੀਹਰਿ
ਸਿਉਪ੍ਰੀਤਿਕਰਿਜੈਸੀਜਲਕਮਲੇਹਿ॥ਲਹਰੀਨਾਲਿਪਛਾੜੀਐਭੀਵਿਗਸੈਅਸਨੇਹਿ
॥ਜਲਮਹਿਜੀਅਉਪਾਇਕੈਬਿਨੁਜਲਮਰਣੁਤਿਨੇਹਿ॥੧॥ਮਨਰੇਕਿਉਛੂਟਹਿਬਿਨੁਪਿ
ਆਰ॥ਗੁਰਮੁਖਿਅੰਤਰਿਰਵਿਰਹਿਆਬਖਸੇਭਗਤਿਭੰਡਾਰ॥੧॥ਰਹਾਉ॥ਰੇਮਨਐਸੀਹ
ਰਿਸਿਉਪ੍ਰੀਤਿਕਰਿਜੈਸੀਮਛੁਲੀਨੀਰ॥ਜਿਉਅਧਿਕਉਤਿਉਸੁਖੁਘਣੋਮਨਿਤਨਿਸਾਂਤਿਸ
ਰੀਰ॥ਬਿਨੁਜਲਘੜੀਨਜੀਵਈਪ੍ਰਭੁਜਾਣੈਅਭਪੀਰ॥੨॥ਰੇਮਨਐਸੀਹਰਿਸਿਉਪ੍ਰੀ
ਤਿਕਰਿਜੈਸੀਚਾਤ੍ਰਿਕਮੇਹ॥ਸਰਭਰਿਥਲਹਰੀਆਵਲੇਇਕਬੂੰਦਨਪਵਈਕੇਹ॥ਕਰ

ਮਿਮਿਲੈਸੋਪਾਈਐਕਿਰਤੁਪਇਆਸਿਰਿਦੇਹ॥੩॥ਰੇਮਨਐਸੀਹਰਿਸਿਉਪ੍ਰੀਤਿਕਰਿਜੈਸੀ
ਜਲਦੁਧਹੋਇ॥ਆਵਟਣੁਆਪੇਖਵੈਦੁਧਕਉਖਪਣਿਨਦੇਇ॥ਆਪੇਮੇਲਿਵਿਛੁੰਨਿ
ਆਸਚਵਡਿਆਈਦੇਇ॥੪॥ਰੇਮਨਐਸੀਹਰਿਸਿਉਪ੍ਰੀਤਿਕਰਿਜੈਸੀਚਕਵੀਸੂਰ॥ਖਿਨੁ
ਪਲੁਨੀਦਨਸੋਵਈਜਾਣੈਦੂਰਿਹਜੂਰਿ॥ਮਨਮੁਖਿਸੋਝੀਨਾਪਵੈਗੁਰਮੁਖਿਸਦਾਹਜੂਰਿ॥੫॥
ਮਨਮੁਖਿਗਣਤਗਣਾਵਣੀਕਰਤਾਕਰੇਸੁਹੋਇ॥ਤਾਕੀਕੀਮਤਿਨਾਪਵੈਜੇਲੋਚੈਸਭੁਕੋ
ਇ॥ਗੁਰਮਤਿਹੋਇਤਪਾਈਐਸਚਿਮਿਲੈਸੁਖੁਹੋਇ॥੬॥ਸਚਾਨੇਹੁਨਤੁਟਈਜੇਸਤਿਗੁ
ਰੁਭੇਟੈਸੋਇ॥ਗਿਆਨਪਦਾਰਥੁਪਾਈਐਤ੍ਰਿਭਵਣਸੋਝੀਹੋਇ॥ਨਿਰਮਲੁਨਾਮੁਨਵੀਸਰੈ
ਜੇਗੁਣਕਾਗਾਹਕੁਹੋਇ॥੭॥ਖੇਲਿਗਏਸੇਪੰਖਣੂੰਜੋਚੁਗਦੇਸਰਤਲਿ॥ਘੜੀਕਿਮੁਹਤਿ
ਕਿਚਲਣਾਖੇਲਣੁਅਜੁਕਿਕਲਿ॥ਜਿਸੁਤੂੰਮੇਲਹਿਸੋਮਿਲੈਜਾਇਸਚਾਪਿੜੁਮਲਿ॥੮॥
ਬਿਨੁਗੁਰਪ੍ਰੀਤਿਨਊਪਜੈਹਉਮੈਮੈਲੁਨਜਾਇ॥ਸੋਹੰਆਪੁਪਛਾਣੀਐਸਬਦਿਭੇਦਿਪਤੀ
ਆਇ॥ਗੁਰਮੁਖਿਆਪੁਪਛਾਣੀਐਅਵਰਕਿਕਰੇਕਰਾਇ॥੯॥ਮਿਲਿਆਕਾਕਿਆਮੇ
ਲੀਐਸਬਦਿਮਿਲੇਪਤੀਆਇ॥ਮਨਮੁਖਿਸੋਝੀਨਾਪਵੈਵੀਛੁੜਿਚੋਟਾਖਾਇ॥ਨਾਨਕਦ
ਰੁਘਰੁਏਕੁਹੈਅਵਰੁਨਦੂਜੀਜਾਇ॥੧੦॥੧੧॥ਸਿਰੀਰਾਗੁਮਹਲਾ੧ ॥ਮਨਮੁ
ਖਿਭੁਲੈਭੁਲਾਈਐਭੂਲੀਠਉਰਨਕਾਇ॥ਗੁਰਬਿਨੁਕੋਨਦਿਖਾਵਈਅੰਧੀਆਵੈਜਾਇ॥ਗਿਆਨ
ਪਦਾਰਥੁਖੋਇਆਠਗਿਆਮੁਠਾਜਾਇ॥੧॥ਬਾਬਾਮਾਇਆਭਰਮਿਭੁਲਾਇ॥ਭਰਮਿਭੁਲੀਡੋਹਾਗ
ਣੀਨਾਪਿਰਅੰਕਿਸਮਾਇ॥੧॥ਰਹਾਉ॥ਭੂਲੀਫਿਰੈਦਿਸੰਤਰੀਭੂਲੀਗ੍ਰਿਹੁਤਜਿਜਾਇ॥ਭੂਲੀ
ਡੂੰਗਰਿਥਲਿਚੜੈਭਰਮੈਮਨੁਡੋਲਾਇ॥ਧੁਰਹੁਵਿਛੁੰਨੀਕਿਉਮਿਲੈਗਰਬਿਮੁਠੀਬਿਲਲਾਇ
॥੨॥ਵਿਛੁੜਿਆਗੁਰੁਮੇਲਸੀਹਰਿਰਸਿਨਾਮਪਿਆਰਿ॥ਸਾਚਿਸਹਜਿਸੋਭਾਘਣੀਹਰਿਗੁਣਨਾ
ਮਅਧਾਰਿ॥ਜਿਉਭਾਵੈਤਿਉਰਖੁਤੂੰਮੈਤੁਝਬਿਨੁਕਵਨੁਭਤਾਰੁ॥੩॥ਅਖਰਪੜਿਪੜਿਭੁਲੀ
ਐਭੇਖੀਬਹੁਤੁਅਭਿਮਾਨੁ॥ਤੀਰਥਨਾਤਾਕਿਆਕਰੇਮਨਮਹਿਮੈਲੁਗੁਮਾਨੁ॥ਗੁਰਬਿਨੁਕਿਨਿਸਮ
ਝਾਈਐਮਨੁਰਾਜਾਸੁਲਤਾਨੁ॥੪॥ਪ੍ਰੇਮਪਦਾਰਥੁਪਾਈਐਗੁਰਮੁਖਿਤਤੁਵੀਚਾਰੁ॥ਸਾਧਨਆਪੁ

ਸਤਿਗੁਰੁਪੂਰਾਜੇਮਿਲੈਪਾਈਐਰਤਨੁਬੀਚਾਰੁ॥ਮਨੁਦੀਜੈਗੁਰਆਪਣੇਪਾਈਐਸਰਬਪਿਆ
ਰੁ॥ਮੁਕਤਿਪਦਾਰਥੁਪਾਈਐਅਵਗਣਮੇਟਣਹਾਰੁ॥੧॥ਭਾਈਰੇਗੁਰਬਿਨੁਗਿਆਨੁਨਹੋਇ॥
ਪੂਛਹੁਬ੍ਰਹਮੇਨਾਰਦੈਬੇਦਬਿਆਸੈਕੋਇ॥੧॥ਰਹਾਉ॥ਗਿਆਨੁਧਿਆਨੁਧੁਨਿਜਾਣੀਐਅਕ
ਥੁਕਹਾਵੈਸੋਇ॥ਸਫਲਿਓਬਿਰਖੁਹਰੀਆਵਲਾਛਾਵਘਣੇਰੀਹੋਇ॥ਲਾਲਜਵੇਹਰ
ਮਾਣਕੀਗੁਰਭੰਡਾਰੈਸੋਇ॥੨॥ਗੁਰਭੰਡਾਰੈਪਾਈਐਨਿਰਮਲਨਾਮਪਿਆਰੁ॥ਸਾਚੋਵਖਰੁਸੰ
ਚੀਐਪੂਰੈਕਰਮਿਅਪਾਰੁ॥ਸੁਖਦਾਤਾਦੁਖਮੇਟਣੋਸਤਿਗੁਰੁਅਸੁਰਸੰਘਾਰੁ॥੩॥ਭਵਜਲੁ
ਬਿਖਮੁਡਰਾਵਣੋਨਾਕੰਧੀਨਾਪਾਰੁ॥ਨਾਬੇੜੀਨਾਤੁਲਹੜਾਨਾਤਿਸੁਵੰਝੁਮਲਾਰੁ॥ਸਤਿਗੁਰੁ
ਭੈਕਾਬੋਹਿਥਾਨਦਰੀਪਾਰਿਉਤਾਰੁ॥੪॥ਇਕੁਤਿਲੁਪਿਆਰਾਵਿਸਰੈਦੁਖੁਲਾਗੈਸੁਖੁਜਾਇ
॥ਜਿਹਵਾਜਲਉਜਲਾਵਣੀਨਾਮੁਨਜਪੈਰਸਾਇ॥ਘਟੁਬਿਨਸੈਦੁਖੁਅਗਲੋਜਮੁਪਕੜੈ
ਪਛੁਤਾਇ॥੫॥ਮੇਰੀਮੇਰੀਕਰਿਗਏਤਨੁਧਨੁਕਲਤੁਨਸਾਥਿ॥ਬਿਨੁਨਾਵੈਧਨੁਬਾਦਿਹੈਭੂ
ਲੋਮਾਰਗਿਆਥਿ॥ਸਾਚਉਸਾਹਿਬੁਸੇਵੀਐਗੁਰਮੁਖਿਅਕਥੋਕਾਥਿ॥੬॥ਆਵੈਜਾਇਭ
ਵਾਈਐਪਾਇਐਕਿਰਤਿਕਮਾਇ॥ਪੂਰਬਿਲਿਖਿਆਕਿਉਮੇਟੀਐਲਿਖਿਆਲੇਖੁਰਜਾ
ਇ॥ਬਿਨੁਹਰਿਨਾਮਨਛੁਟੀਐਗੁਰਮਤਿਮਿਲੈਮਿਲਾਇ॥੭॥ਤਿਸੁਬਿਨੁਮੇਰਾਕੋਨਹੀਜਿ
ਸਕਾਜੀਉਪਰਾਨੁ॥ਹਉਮੈਮਮਤਾਜਲਿਬਲਉਲੋਭੁਜਲਉਅਭਿਮਾਨੁ॥ਨਾਨਕਸਬਦੁਵੀ
ਚਾਰੀਐਪਾਈਐਗੁਣੀਨਿਧਾਨੁ॥੮॥੧੦॥ਸਿਰੀਰਾਗੁਮਹਲਾ੧ ॥ਰੇਮਨਐਸੀਹਰਿ
ਸਿਉਪ੍ਰੀਤਿਕਰਿਜੈਸੀਜਲਕਮਲੇਹਿ॥ਲਹਰੀਨਾਲਿਪਛਾੜੀਐਭੀਵਿਗਸੈਅਸਨੇਹਿ
॥ਜਲਮਹਿਜੀਅਉਪਾਇਕੈਬਿਨੁਜਲਮਰਣੁਤਿਨੇਹਿ॥੧॥ਮਨਰੇਕਿਉਛੂਟਹਿਬਿਨੁਪਿ
ਆਰ॥ਗੁਰਮੁਖਿਅੰਤਰਿਰਵਿਰਹਿਆਬਖਸੇਭਗਤਿਭੰਡਾਰ॥੧॥ਰਹਾਉ॥ਰੇਮਨਐਸੀਹ
ਰਿਸਿਉਪ੍ਰੀਤਿਕਰਿਜੈਸੀਮਛੁਲੀਨੀਰ॥ਜਿਉਅਧਿਕਉਤਿਉਸੁਖੁਘਣੋਮਨਿਤਨਿਸਾਂਤਿਸ
ਰੀਰ॥ਬਿਨੁਜਲਘੜੀਨਜੀਵਈਪ੍ਰਭੁਜਾਣੈਅਭਪੀਰ॥੨॥ਰੇਮਨਐਸੀਹਰਿਸਿਉਪ੍ਰੀ
ਤਿਕਰਿਜੈਸੀਚਾਤ੍ਰਿਕਮੇਹ॥ਸਰਭਰਿਥਲਹਰੀਆਵਲੇਇਕਬੂੰਦਨਪਵਈਕੇਹ॥ਕਰ

ਮਿਮਿਲੈਜੋਪਾਈਐਕਿਰਤੁਪਾਇਆਸਿਰਿਦੇਹ॥੩॥ਰੇਮਨਐਸੀਹਰਿਸਿਉਪ੍ਰੀਤਿਕਰਿਜੈਸੀ
ਜਲਦੁਧਹੋਇ॥ਆਵਟਣੁਆਪੇਖਵੈਦੁਧਕਉਖਪਣਿਨਦੇਇ॥ਆਪੇਮੇਲਿਵਿਛੁੰਨਿ
ਆਸਚਵਡਿਆਈਦੇਇ॥੪॥ਰੇਮਨਐਸੀਹਰਿਸਿਉਪ੍ਰੀਤਿਕਰਿਜੈਸੀਚਕਵੀਸੂਰ॥ਖਿਨੁ
ਪਲੁਨੀਦਨਸੋਵਈਜਾਣੈਦੂਰਿਹਜੂਰਿ॥ਮਨਮੁਖਿਸੋਝੀਨਾਪਵੈਗੁਰਮੁਖਿਸਦਾਹਜੂਰਿ॥੫॥
ਮਨਮੁਖਿਗਣਤਗਣਾਵਣੀਕਰਤਾਕਰੇਸੁਹੋਇ॥ਤਾਕੀਕੀਮਤਿਨਾਪਵੈਜੇਲੋਚੈਸਭੁਕੋ
ਇ॥ਗੁਰਮਤਿਹੋਇਤਪਾਈਐਸਚਿਮਿਲੈਸੁਖੁਹੋਇ॥੬॥ਸਚਾਨੇਹੁਨਤੁਟਈਜੇਸਤਿਗੁ
ਰੁਭੇਟੈਸੋਇ॥ਗਿਆਨਪਦਾਰਥੁਪਾਈਐਤ੍ਰਿਭਵਣਸੋਝੀਹੋਇ॥ਨਿਰਮਲੁਨਾਮੁਨਵੀਸਰੈ
ਜੇਗੁਣਕਾਗਾਹਕੁਹੋਇ॥੭॥ਖੇਲਿਗਏਸੇਪੰਖਣੂੰਜੋਚੁਗਦੇਸਰਤਾਲਿ॥ਘੜੀਕਿਮੁਹਤਿ
ਕਿਚਲਣਾਖੇਲਣੁਅਜੁਕਿਕਾਲਿ॥ਜਿਸੁਤੂੰਮੇਲਹਿਸੋਮਿਲੈਜਾਇਸਚਾਪਿੜੁਮਾਲਿ॥੮॥
॥ਬਿਨੁਗੁਰਪ੍ਰੀਤਿਨਊਪਜੈਹਉਮੈਮੈਲੁਨਜਾਇ॥ਸੋਹੰਆਪੁਪਛਾਣੀਐਸਬਦਿਭੇਦਿਪਤੀ
ਆਇ॥ਗੁਰਮੁਖਿਆਪੁਪਛਾਣੀਐਅਵਰਕਿਕਰੇਕਰਾਇ॥੯॥ਮਿਲਿਆਕਾਕਿਆਮੇ
ਲੀਐਸਬਦਿਮਿਲੇਪਤੀਆਇ॥ਮਨਮੁਖਿਸੋਝੀਨਾਪਵੈਵੀਛੁੜਿਚੋਟਾਖਾਇ॥ਨਾਨਕਦ
ਰੁਘਰੁਏਕੁਹੈਅਵਰੁਨਦੂਜੀਜਾਇ॥੧੦॥੧੧॥ਸਿਰੀਰਾਗੁਮਹਲਾ੧ ॥ਮਨਮੁ
ਖਿਭੁਲੈਭੁਲਾਈਐਭੂਲੀਠਉਰਨਕਾਇ॥ਗੁਰਬਿਨੁਕੋਨਦਿਖਾਵਈਅੰਧੀਆਵੈਜਾਇ॥ਗਿਆਨ
ਪਦਾਰਥੁਖੋਇਆਠਗਿਆਮੁਠਾਜਾਇ॥੧॥ਬਾਬਾਮਾਇਆਭਰਮਿਭੁਲਾਇ॥ਭਰਮਿਭੁਲੀਡੋਹਾਗ
ਣੀਨਾਪਿਰਅੰਕਿਸਮਾਇ॥੧॥ਰਹਾਉ॥ਭੂਲੀਫਿਰੈਦਿਸੰਤਰੀਭੂਲੀਗ੍ਰਿਹੁਤਜਿਜਾਇ॥ਭੂਲੀ
ਡੂੰਗਰਿਥਲਿਚੜੈਭਰਮੈਮਨੁਡੋਲਾਇ॥ਧੁਰਹੁਵਿਛੁੰਨੀਕਿਉਮਿਲੈਗਰਬਿਮੁਠੀਬਿਲਲਾਇ
॥੨॥ਵਿਛੁੜਿਆਗੁਰੁਮੇਲਸੀਹਰਿਰਸਿਨਾਮਪਿਆਰਿ॥ਸਾਚਿਸਹਜਿਸੋਭਾਘਣੀਹਰਿਗੁਣਨਾ
ਮਅਧਾਰਿ॥ਜਿਉਭਾਵੈਤਿਉਰਖੁਤੂੰਮੈਤੁਝਬਿਨੁਕਵਨੁਭਤਾਰੁ॥੩॥ਅਖਰਪੜਿਪੜਿਭੁਲੀ
ਐਭੇਖੀਬਹੁਤੁਅਭਿਮਾਨੁ॥ਤੀਰਥਨਾਤਾਕਿਆਕਰੇਮਨਮਹਿਮੈਲੁਗੁਮਾਨੁ॥ਗੁਰਬਿਨੁਕਿਨਿਸਮ
ਝਾਈਐਮਨੁਰਾਜਾਸੁਲਤਾਨੁ॥੪॥ਪ੍ਰੇਮਪਦਾਰਥੁਪਾਈਐਗੁਰਮੁਖਿਤਤੁਵੀਚਾਰੁ॥ਸਾਧਨਆਪੁ

ਗਵਾਇਆਗੁਰਕੈਸਬਦਿਸੀਗਾਰੁ॥ਪ੍ਰਗਟੀਸੋਪ੍ਰਿਉਪਾਇਆਗੁਰਕੈਹੇਤਿਅਪਾਰੁ॥੫॥ਗੁਰਕੀ
ਸੇਵਾਚਾਕਰੀਮਨੁਨਿਰਮਲੁਸੁਖੁਹੋਇ॥ਗੁਰਕਾਸਬਦੁਮਨਿਵਸਿਆਹਉਮੈਵਿਚਹੁਖੋਇ॥ਨਾਮੁ
ਪਦਾਰਥੁਪਾਇਆਲਾਭੁਸਦਾਮਨਿਹੋਇ॥੬॥ਕਰਮਿਮਿਲੈਤਾਪਾਈਐਆਪਿਨਲਇਆਜਾ
ਇ॥ਗੁਰਕੀਚਰਣੀਲਗਿਰਹੁਵਿਚਹੁਆਪੁਗਵਾਇ॥ਸਚੇਸੇਤੀਰਤਿਆਸਚੋਪਲੈਪਾਇ
॥੭॥ਭੁਲਣਅੰਦਰਿਸਭੁਕੋਅਭੁਲੁਗੁਰੂਕਰਤਾਰੁ॥ਗੁਰਮਤਿਮਨੁਸਮਝਾਇਆਲਾਗਾਤਿਸੈ
ਪਿਆਰੁ॥ਨਾਨਕਸਾਚੁਨਵੀਸਰੈਮੇਲੇਸਬਦੁਅਪਾਰੁ॥੮॥੧੨॥ਸਿਰੀਰਾਗੁਮਹਲਾ੧
॥ਤ੍ਰਿਸਨਾਮਾਇਆਮੋਹਣੀਸੁਤਬੰਧਪਘਰਨਾਰਿ॥ਧਨਿਜੋਬਨਿਜਗੁਠਗਿਆਲਬਿਲੋਭਿਅ
ਹੰਕਾਰਿ॥ਮੋਹਠਗਉਲੀਹਉਮੁਈਸਾਵਰਤੈਸੰਸਾਰਿ॥੧॥ਮੇਰੇਪ੍ਰੀਤਮਾਮੈਤੁਝਬਿਨੁਅਵਰੁਨਕੋਇ
॥ਮੈਤੁਝਬਿਨੁਅਵਰੁਨਭਾਵਈਤੂੰਭਾਵਹਿਸੁਖੁਹੋਇ॥੧॥ਰਹਾਉ॥ਨਾਮੁਸਾਲਾਹੀਰੰਗਸਿਉਗੁ
ਰਕੈਸਬਦਿਸੰਤੋਖੁ॥ਜੋਦੀਸੈਸੋਚਲਸੀਕੂੜਾਮੋਹੁਨਵੇਖੁ॥ਵਾਟਵਟਾਊਆਇਆਨਿਤਚਲ
ਦਾਸਾਥੁਦੇਖੁ॥੨॥ਆਖਣਿਆਖਹਿਕੇਤੜੇਗੁਰਬਿਨੁਬੂਝਨਹੋਇ॥ਨਾਮੁਵਡਾਈਜੇਮਿਲੈਸ
ਚਿਰਪੈਪਤਿਹੋਇ॥ਜੋਤੁਧੁਭਾਵਹਿਸੇਭਲੇਖੋਟਾਖਰਾਨਕੋਇ॥੩॥ਗੁਰਸਰਣਾਈਛੁਟੀਐਮ
ਨਮੁਖਖੋਟੀਰਾਸਿ॥ਅਸਟਧਾਤੁਪਾਤਿਸਾਹਕੀਘੜੀਐਸਬਦਿਵਿਗਾਸਿ॥ਆਪੇਪਰਖੇਪਾਰ
ਖੂਪਵੈਖਜਾਨੈਰਾਸਿ॥੪॥ਤੇਰੀਕੀਮਤਿਨਾਪਵੈਸਭਡਿਠੀਠੋਕਿਵਜਾਇ॥ਕਹਣੈਹਾਥਨਲਭਈ
ਸਚਿਟਿਕੈਪਤਿਪਾਇ॥ਗੁਰਮਤਿਤੂੰਸਾਲਾਹਣਾਹੋਰੁਕੀਮਤਿਕਹਣੁਨਜਾਇ॥੫॥ਜਿਤੁਤ
ਨਿਨਾਮੁਨਭਾਵਈਤਿਤੁਤਨਿਹਉਮੈਵਾਦੁ॥ਗੁਰਬਿਨੁਗਿਆਨੁਨਪਾਈਐਬਿਖਿਆਦੂਜਾਸ
ਾਦੁ॥ਬਿਨੁਗੁਣਕਾਮਿਨਆਵਈਮਾਇਆਫੀਕਾਸਾਦੁ॥੬॥ਆਸਾਅੰਦਰਿਜੰਮਿਆਆਸਾਰਸ
ਕਸਖਾਇ॥ਆਸਾਬੰਧਿਚਲਾਈਐਮੁਹੇਮੁਹਿਚੋਟਾਖਾਇ॥ਅਵਗਣਿਬਧਾਮਾਰੀਐਛੂਟੈਗੁ
ਰਮਤਿਨਾਇ॥੭॥ਸਰਬੇਥਾਈਏਕੁਤੂੰਜਿਉਭਾਵੈਤਿਉਰਾਖੁ॥ਗੁਰਮਤਿਸਾਚਾਮਨਿਵਸੈਨਾਮੁਭ
ਲੋਪਤਿਸਾਖੁ॥ਹਉਮੈਰੋਗੁਗਵਾਈਐਸਬਦਿਸਚੈਸਚੁਭਾਖੁ॥੮॥ਆਕਾਸੀਪਾਤਾਲਿਤੂੰਤ੍ਰਿ
ਭਵਣਿਰਹਿਆਸਮਾਇ॥ਆਪੇਭਗਤੀਭਾਉਤੂੰਆਪੇਮਿਲਹਿਮਿਲਾਇ॥ਨਾਨਕਨਾਮੁਨਵੀਸ

ਰੈਜਿਉਭਾਵੈਤਿਵੈਰਜਾਇ॥੯॥੧੩॥ਸਿਰੀਰਾਗੁਮਹਲਾ੧ ॥ਰਾਮਨਾਮਿਮਨੁਬੇਧਿਆ
ਅਵਰੁਕਿਕਰੀਵੀਚਾਰੁ॥ਸਬਦਸੁਰਤਿਸੁਖੁਊਪਜੈਪ੍ਰਭਰਾਤਉਸੁਖਸਾਰੁ॥ਜਿਉਭਾਵੈਤਿਉਰਾ
ਖੁਤੂੰਮੈਹਰਿਨਾਮੁਅਧਾਰੁ॥੧॥ਮਨਰੇਸਾਚੀਖਸਮਰਜਾਇ॥ਜਿਨਿਤਨੁਮਨੁਸਾਜਿਸੀਗਾਰਿਆਤਿ
ਸੁਸੇਤੀਲਿਵਲਾਇ॥੧॥ਰਹਾਉ॥ਤਨੁਬੈਸੰਤਰਿਹੋਮੀਐਇਕਰਤੀਤੋਲਿਕਟਾਇ॥ਤਨੁਮਨੁਸ
ਮਧਾਜੇਕਰੀਅਨਦਿਨੁਅਗਨਿਜਲਾਇ॥ਹਰਿਨਾਮੈਤੁਲਿਨਪੁਜਈਜੇਲਖਕੋਟੀਕਰਮਕਮਾਇ॥
੨॥ਅਰਧਸਰੀਰੁਕਟਾਈਐਸਿਰਿਕਰਵਤੁਧਰਾਇ॥ਤਨੁਹੈਮੰਚਲਿਗਾਲੀਐਭੀਮਨਤੇਰੋਗੁਨ
ਜਾਇ॥ਹਰਿਨਾਮੈਤੁਲਿਨਪੁਜਈਸਭਡਿਠੀਠੋਕਿਵਜਾਇ॥੩॥ਕੰਚਨਕੇਕੋਟਦਤੁਕਰੀਬਹੁਹੈ
ਵਰਗੈਵਰਦਾਨੁ॥ਭੂਮਿਦਾਨੁਗਊਆਘਣੀਭੀਅੰਤਰਿਗਰਬੁਗੁਮਾਨੁ॥ਰਾਮਨਾਮਿਮਨੁਬੇਧਿਆ
ਗੁਰਿਦੀਆਸਚੁਦਾਨੁ॥੪॥ਮਨਹਠਬੁਧੀਕੇਤੀਆਕੇਤੇਬੇਦਬੀਚਾਰ॥ਕੇਤੇਬੰਧਨਜੀਅਕੇਗੁ
ਰਮੁਖਿਮੋਖਦੁਆਰ॥ਸਚਹੁਓਰੈਸਭੁਕੋਉਪਰਿਸਚੁਆਚਾਰੁ॥੫॥ਸਭੁਕੋਊਚਾਆਖੀਐਨੀਚੁਨਦੀ
ਸੈਕੋਇ॥ਇਕਨੈਭਾਂਡੇਸਾਜਿਐਇਕੁਚਾਨਣੁਤਿਹੁਲੋਇ॥ਕਰਮਿਮਿਲੈਸਚੁਪਾਈਐਧੁਰਿਬ
ਖਸਨਮੇਟੈਕੋਇ॥੬॥ਸਾਧੁਮਿਲੈਸਾਧੂਜਨੈਸੰਤੋਖੁਵਸੈਗੁਰਭਾਇ॥ਅਕਥਕਥਾਵੀਚਾਰੀਐ
ਜੇਸਤਿਗੁਰਮਾਹਿਸਮਾਇ॥ਪੀਅੰਮ੍ਰਿਤੁਸੰਤੋਖਿਆਦਰਗਹਿਪੈਧਾਜਾਇ॥੭॥ਘਟਿਘਟਿਵਾਜੈ
ਕਿੰਗੁਰੀਅਨਦਿਨੁਸਬਦਿਸੁਭਾਇ॥ਵਿਰਲੇਕਉਸੋਝੀਪਈਗੁਰਮੁਖਿਮਨੁਸਮਝਾਇ॥ਨਾਨਕਨਾ
ਮੁਨਵੀਸਰੈਛੂਟੈਸਬਦੁਕਮਾਇ॥੮॥੧੪॥ਸਿਰੀਰਾਗੁਮਹਲਾ੧ ॥ਚਿਤੇਦਿਸਹਿਧ
ਉਲਹਰਬਗੇਬੰਕਦੁਆਰ॥ਕਰਿਮਨਖੁਸੀਉਸਾਰਿਆਦੂਜੈਹੇਤਿਪਿਆਰਿ॥ਅੰਦਰੁਖਾਲੀਪ੍ਰੇਮ
ਬਿਨੁਢਹਿਢੇਰੀਤਨੁਛਾਰੁ॥੧॥ਭਾਈਰੇਤਨੁਧਨੁਸਾਥਿਨਹੋਇ॥ਰਾਮਨਾਮੁਧਨੁਨਿਰਮਲੋਗੁਰੁਦਾਤਿ
ਕਰੇਪ੍ਰਭੁਸੋਇ॥੧॥ਰਹਾਉ॥ਰਾਮਨਾਮੁਧਨੁਨਿਰਮਲੋਜੇਦੇਵੈਦੇਵਣਹਾਰੁ॥ਆਗੈਪੂਛਨਹੋਵਈ
ਜਿਸੁਬੇਲੀਗੁਰੁਕਰਤਾਰੁ॥ਆਪਿਛਡਾਏਛੁਟੀਐਆਪੇਬਖਸਣਹਾਰੁ॥੨॥ਮਨਮੁਖੁਜਾਣੈਆ
ਪਣੇਧੀਆਪੂਤਸੰਜੋਗੁ॥ਨਾਰੀਦੇਖਿਵਿਗਾਸੀਅਹਿਨਾਲੇਹਰਖੁਸੁਸੋਗੁ॥ਗੁਰਮੁਖਿਸਬਦਿਰੰਗਾ
ਵਲੇਅਹਿਨਿਸਿਹਰਿਰਸੁਭੋਗੁ॥੩॥ਚਿਤੁਚਲੈਵਿਤੁਜਾਵਣੋਸਾਕਤਡੋਲਿਡੋਲਾਇ॥ਬਾਹ

ਢੂੰਢਿਵਿਗੁਚੀਐਘਰਿਮਹਿਵਸਤੁਸੁਥਾਇ॥ਮਨਮੁਖਿਹਉਮੈਕਰਿਮੁਸੀਗੁਰਮੁਖਿਪਲੈਪਾਇ
॥੪॥ਸਾਕਤਨਿਰਗੁਣਿਆਰਿਆਆਪਣਾਮੂਲੁਪਛਾਣੁ॥ਰਕਤੁਬਿੰਦੁਕਾਇਹੁਤਨੋਅਗਨੀਪ
ਾਸਿਪਿਰਾਣੁ॥ਪਵਣੈਕੈਵਸਿਦੇਹੁਰੀਮਸਤਕਿਸਚੁਨੀਸਾਣੁ॥੫॥ਬਹੁਤਾਜੀਵਣੁਮੰਗੀਐਮੁਆ
ਨਲੋੜੈਕੋਇ॥ਸੁਖਜੀਵਣੁਤਿਸੁਆਖੀਐਜਿਸੁਗੁਰਮੁਖਿਵਸਿਆਸੋਇ॥ਨਾਮਵਿਹੂਣੇਕਿ
ਆਗਣੀਜਿਸੁਹਰਿਗੁਰਦਰਸੁਨਹੋਇ॥੬॥ਜਿਉਸੁਪਨੈਨਿਸਿਭੁਲੀਐਜਬਲਗਿਨਿਦ੍ਰਾਹੋ
ਇ॥ਇਉਸਰਪਨਿਕੈਵਸਿਜੀਅੜਾਅੰਤਰਿਹਉਮੈਦੋਇ॥ਗੁਰਮਤਿਹੋਇਵੀਚਾਰੀਐਸੁਪ
ਨਾਇਹੁਜਗੁਲੋਇ॥੭॥ਅਗਨਿਮਰੈਜਲੁਪਾਈਐਜਿਉਬਾਰਿਕਦੂਧੈਮਾਇ॥ਬਿਨੁਜਲਕ
ਮਲਸੁਨਾਥੀਐਬਿਨੁਜਲਮੀਨੁਮਰਾਇ॥ਨਾਨਕਗੁਰਮੁਖਿਹਰਿਰਸਿਮਿਲੈਜੀਵਾਹਰਿਗੁਣਗਾ
ਇ॥੮॥੧੫॥ਸਿਰੀਰਾਗੁਮਹਲਾ੧ ॥ਡੂੰਗਰੁਦੇਖਿਡਰਾਵਣੋਪੇਈਅੜੈਡਰੀਆਸੁ
॥ਊਚਉਪਰਬਤੁਗਾਖੜੋਨਾਪਉੜੀਤਿਤੁਤਾਸੁ॥ਗੁਰਮੁਖਿਅੰਤਰਿਜਾਣਿਆਗੁਰਿਮੇਲੀਤਰੀਆ
ਸੁ॥੧॥ਭਾਈਰੇਭਵਜਲੁਬਿਖਮੁਡਰਾਂਉ॥ਪੂਰਾਸਤਿਗੁਰੁਰਸਿਮਿਲੈਗੁਰੁਤਾਰੇਹਰਿਨਾਉ॥੧॥ਰ
ਹਾਉ॥ਚਲਾਚਲਾਜੇਕਰੀਜਾਣਾਚਲਣਹਾਰੁ॥ਜੋਆਇਆਸੋਚਲਸੀਅਮਰੁਸੁਗੁਰੁਕਰਤ
ਾਰੁ॥ਭੀਸਚਾਸਾਲਾਹਣਾਸਚੈਥਾਨਿਪਿਆਰੁ॥੨॥ਦਰਘਰਮਹਲਾਸੋਹਣੇਪਕੇਕੋਟਹਜਾਰ
॥ਹਸਤੀਘੋੜੇਪਾਖਰੇਲਸਕਰਲਖਅਪਾਰ॥ਕਿਸਹੀਨਾਲਿਨਚਲਿਆਖਪਿਖਪਿਮੁਏਅਸ
ਾਰ॥੩॥ਸੁਇਨਾਰੁਪਾਸੰਚੀਐਮਾਲੁਜਾਲੁਜੰਜਾਲੁ॥ਸਭਜਗਮਹਿਦੋਹੀਫੇਰੀਐਬਿਨੁਨਾਵੈ
ਸਿਰਿਕਾਲੁ॥ਪਿੰਡੁਪੜੈਜੀਉਖੇਲਸੀਬਦਫੈਲੀਕਿਆਹਾਲੁ॥੪॥ਪੁਤਾਦੇਖਿਵਿਗਸੀਐ
ਨਾਰੀਸੇਜਭਤਾਰ॥ਚੋਆਚੰਦਨੁਲਾਈਐਕਾਪੜੁਰੂਪੁਸੀਗਾਰੁ॥ਖੇਹੂਖੇਹਰਲਾਈਐਛੋਡਿ
ਚਲੈਘਰਬਾਰੁ॥੫॥ਮਹਰਮਲੂਕਕਹਾਈਐਰਾਜਾਰਾਉਕਿਖਾਨੁ॥ਚਉਧਰੀਰਾਉਸਦਾਈਐ
ਜਲਿਬਲੀਐਅਭਿਮਾਨ॥ਮਨਮੁਖਿਨਾਮੁਵਿਸਾਰਿਆਜਿਉਡਵਿਦਧਾਕਾਨੁ॥੬॥ਹਉਮੈਕਰਿ
ਕਰਿਜਾਇਸੀਜੋਆਇਆਜਗਮਾਹਿ॥ਸਭੁਜਗੁਕਾਜਲਕੋਠੜੀਤਨੁਮਨੁਦੇਹਸੁਆਹਿ॥ਗੁ
ਰਿਰਾਖੇਸੇਨਿਰਮਲੇਸਬਦਿਨਿਵਾਰੀਭਾਹਿ॥੭॥ਨਾਨਕਤਰੀਐਸਚਿਨਾਮਿਸਿਰਿਸਾਹਾਪਾਤਿਸ

ਾਹੁ॥ਮੈਹਰਿਨਾਮੁਨਵੀਸਰੈਹਰਿਨਾਮੁਰਤਨੁਵੇਸਾਹੁ॥ਮਨਮੁਖਭਉਜਲਿਪਚਿਮੁਏਗੁਰਮੁਖਿਤ
ਰੇਅਥਾਹੁ॥੮॥੧੬॥ਸਿਰੀਰਾਗੁਮਹਲਾ੧ ਘਰੁ੨ ॥ਮੁਕਾਮੁਕਰਿਘਰਿਬੈਸ
ਣਾਨਿਤਚਲਣੈਕੀਧੋਖ॥ਮੁਕਾਮੁਤਾਪਰੁਜਾਣੀਐਜਾਰਹੈਨਿਹਚਲੁਲੋਕ॥੧॥ਦੁਨੀਆ
ਕੈਸਿਮੁਕਾਮੇ॥ਕਰਿਸਿਦਕੁਕਰਣੀਖਰਚੁਬਾਧਹੁਲਾਗਿਰਹੁਨਾਮੇ॥੧॥ਰਹਾਉ॥ਜੋਗੀਤਆ
ਸਣੁਕਰਿਬਹੈਮੁਲਾਬਹੈਮੁਕਾਮਿ॥ਪੰਡਿਤਵਖਾਣਹਿਪੋਥੀਆਸਿਧਬਹਹਿਦੇਵਸਥਾਨਿ
॥੨॥ਸੁਰਸਿਧਗਣਗੰਧਰਬਮੁਨਿਜਨਸੇਖਪੀਰਸਲਾਰ॥ਦਰਿਕੂਚਕੂਚਾਕਰਿਗਏਅਵਰੇ
ਭਿਚਲਣਹਾਰ॥੩॥ਸੁਲਤਾਨਖਾਨਮਲੂਕਉਮਰੇਗਏਕਰਿਕਰਿਕੂਚੁ॥ਘੜੀਮੁਹਤਿਕਿ
ਚਲਣਾਦਿਲਸਮਝੁਤੂੰਭਿਪਹੂਚੁ॥੪॥ਸਬਦਾਹਮਾਹਿਵਖਾਣੀਐਵਿਰਲਾਤਬੂਝੈਕੋਇ
॥ਨਾਨਕੁਵਖਾਣੈਬੇਨਤੀਜਲਿਥਲਿਮਹੀਅਲਿਸੋਇ॥੫॥ਅਲਾਹੁਅਲਖੁਅਗੰਮੁ
ਕਾਦਰੁਕਰਣਹਾਰੁਕਰੀਮੁ॥ਸਭਦੁਨੀਆਵਣਜਾਵਣੀਮੁਕਾਮੁਏਕੁਰਹੀਮੁ॥੬॥ਮੁਕਾਮੁ
ਤਿਸਨੋਆਖੀਐਜਿਸੁਸਿਸਿਨਹੋਵੀਲੇਖੁ॥ਅਸਮਾਨੁਧਰਤੀਚਲਸੀਮੁਕਾਮੁਓਹੀਏਕੁ॥
੭॥ਦਿਨਰਵਿਚਲੈਨਿਸਿਸਸਿਚਲੈਤਾਰਿਕਾਲਖਪਲੋਇ॥ਮੁਕਾਮੁਓਹੀਏਕੁਹੈਨਾਨਕ
ਸਚੁਬੁਗੋਇ॥੮॥੧੭॥ਮਹਲੇਪਹਿਲੇਸਤਾਰਹਅਸਟਪਦੀਆ॥

ਸਿਰੀਰਾਗੁਮਹਲਾ੩ ਘਰੁ੧ ਅਸਟਪਦੀਆ॥

ੴ ਸਤਿਗੁਰਪ੍ਰਸਾਦਿ॥

ਗੁਰਮੁਖਿਕ੍ਰਿਪਾਕਰੇਭਗਤਿਕੀਜੈਬਿਨੁਗੁਰਭਗਤਿਨਹੋਇ॥ਆਪੈਆਪੁਮਿਲਾਏਬੂਝੈਤਾਨਿ
ਰਮਲੁਹੋਵੈਕੋਇ॥ਹਰਿਜੀਉਸਚਾਸਚੀਬਾਣੀਸਬਦਿਮਿਲਾਵਾਹੋਇ॥੧॥ਭਾਈਰੇਭ
ਗਤਿਹੀਣੁਕਾਹੇਜਗਿਆਇਆ॥ਪੂਰੇਗੁਰਕੀਸੇਵਨਕੀਨੀਬਿਰਥਾਜਨਮੁਗਵਾਇਆ॥੧
॥ਰਹਾਉ॥ਆਪੇਹਰਿਜਗਜੀਵਨੁਦਾਤਾਆਪੇਬਖਸਿਮਿਲਾਏ॥ਜੀਅਜੰਤਏਕਿਆਵੇ
ਚਾਰੇਕਿਆਕੋਆਖਿਸੁਣਾਏ॥ਗੁਰਮੁਖਿਆਪੇਦੇਵਡਿਆਈਆਪੇਸੇਵਕਰਾਏ॥੨॥ਦੇਖਿ
ਕੁਟੰਬੁਮੋਹਿਲੋਭਾਣਾਚਲਦਿਆਨਾਲਿਨਜਾਈ॥ਸਤਿਗੁਰੁਸੇਵਿਗੁਣਨਿਧਾਨੁਪਾਇਆਤਿ
ਸਕੀਕੀਮਨਪਾਈ॥ਪ੍ਰਭੁਸਖਾਹਰਿਜੀਉਮੇਰਾਅੰਤੇਹੋਇਸਖਾਈ॥੩॥ਪੇਈਅੜੈਜਗਜੀਵ
ਨੁਦਾਤਾਮਨਮੁਖਿਪਤਿਗਵਾਈ॥ਬਿਨੁਸਤਿਗੁਰਕੋਮਗੁਨਜਾਣੈਅੰਧੇਠਉਰਨਕਾਈ॥ਹਰਿਸੁ

ਖਦਾਤਾਮਨਿਨਹੀਵਸਿਆਅੰਤਿਗਇਆਪਛੁਤਾਈ॥੪॥ਪੇਈਅੜੈਜਗਜੀਵਨੁਦਾਤਾ
ਗੁਰਮਤਿਮੰਨਿਵਸਾਇਆ॥ਅਨਦਿਨੁਭਗਤਿਕਰਹਿਦਿਨੁਰਾਤੀਹਉਮੈਮੋਹੁਚੁਕਾਇਆ
॥ਜਿਸੁਸਿਉਰਾਤਾਤੈਸੋਹੋਵੈਸਚੇਸਾਚਿਸਮਾਇਆ॥੫॥ਆਪੇਨਦਰਿਕਰੇਭਾਉਲਾਏਗੁ
ਰਸਬਦੀਬੀਚਾਰਿ॥ਸਤਿਗੁਰੁਸੇਵਿਐਸਹਜੁਊਪਜੈਹਉਮੈਤ੍ਰਿਸਨਾਮਾਰਿ॥ਹਰਿਗੁਣਦ
ਤਾਸਦਮਨਿਵਸੈਸਚੁਰਖਿਆਉਰਧਾਰਿ॥੬॥ਪ੍ਰਭੁਮੇਰਾਸਦਾਨਿਰਮਲਾਮਨਿਨਿਰਮਲਿਪ
ਇਆਜਾਇ॥ਨਾਮੁਨਿਧਾਨੁਹਰਿਮਨਿਵਸੈਹਉਮੈਦੁਖੁਸਭੁਜਾਇ॥ਸਤਿਗੁਰਿਸਬਦੁਸੁਣਾ
ਇਆਹਉਸਦਬਲਿਹਾਰੈਜਾਉ॥੭॥ਆਪਣੈਮਨਿਚਿਤਿਕਹੈਕਹਾਏਬਿਨੁਗੁਰਆਪੁ
ਨਜਾਈ॥ਹਰਿਜੀਉਭਗਤਿਵਛਲੁਸੁਖਦਾਤਾਕਰਿਕਿਰਪਾਮੰਨਿਵਸਾਈ॥ਨਾਨਕਸੋਭਾ
ਸੁਰਤਿਦੇਇਪ੍ਰਭੁਆਪੇਗੁਰਮੁਖਿਦੇਵਡਿਆਈ॥੮॥੧॥੧੮॥ਸਿਰੀਰਾਗੁਮਹਲਾ੩
॥ਹਉਮੈਕਰਮਕਮਾਵਦੇਜਮਡੰਡੁਲਗੈਤਿਨਆਇ॥ਜਿਸਤਿਗੁਰੁਸੇਵਨਿਸੇਉਬਰੇਹਰਿਸੇ
ਤੀਲਿਵਲਾਇ॥੧॥ਮਨਰੇਗੁਰਮੁਖਿਨਾਮੁਧਿਆਇ॥ਧੁਰਿਪੂਰਬਿਕਰਤੈਲਿਖਿਆਤਿ
ਨਾਗੁਰਮਤਿਨਾਮਿਸਮਾਇ॥੧॥ਰਹਾਉ॥ਵਿਣੁਸਤਿਗੁਰਪ੍ਰਤੀਤਿਨਆਵਈਨਾਮਿਨਲਾ
ਗੋਭਾਉ॥ਸੁਪਨੈਸੁਖੁਨਪਾਵਈਦੁਖਮਹਿਸਵੈਸਮਾਇ॥੨॥ਜੇਹਰਿਹਰਿਕੀਚੈਬਹੁਤੁਲੋ
ਚੀਐਕਿਰਤੁਨਮੇਟਿਆਜਾਇ॥ਹਰਿਕਾਭਾਣਾਭਗਤੀਮੰਨਿਆਸੇਭਗਤਪਏਦਰਿਥਾਇ
॥੩॥ਗੁਰੁਸਬਦੁਦਿੜਾਵੈਰੰਗਸਿਉਬਿਨੁਕਿਰਪਾਲਇਆਨਜਾਇ॥ਜੇਸਉਅੰਮ੍ਰਿਤੁਨੀ
ਰੀਐਭੀਬਿਖੁਫਲੁਲਾਗੈਧਾਇ॥੪॥ਸੇਜਨਸਚੇਨਿਰਮਲੇਜਿਨਸਤਿਗੁਰਨਾਲਿਪਿਆ
ਰੁ॥ਸਤਿਗੁਰਕਾਭਾਣਾਕਮਾਵਦੇਬਿਖੁਹਉਮੈਤਜਿਵਿਕਾਰੁ॥੫॥ਮਨਹਠਿਕਿਤੈਉਪਾਇਨ
ਛੂਟੀਐਸਿਮ੍ਰਿਤਿਸਾਸਤ੍ਰਸੋਧਹੁਜਾਇ॥ਮਿਲਿਸੰਗਤਿਸਾਧੂਉਬਰੇਗੁਰਕਾਸਬਦੁਕਮਾ
ਇ॥੬॥ਹਰਿਕਾਨਾਮੁਨਿਧਾਨੁਹੈਜਿਸੁਅੰਤੁਨਪਾਰਾਵਾਰੁ॥ਗੁਰਮੁਖਿਸੇਈਸੋਹਦੇਜਿਨ
ਕਿਰਪਾਕਰੇਕਰਤਾਰੁ॥੭॥ਨਾਨਕਦਾਤਾਏਕੁਹੈਦੂਜਾਅਉਰੁਨਕੋਇ॥ਗੁਰਪਰਸਾਦੀਪਾਈ
ਐਕਰਮਿਪਰਾਪਤਿਹੋਇ॥੮॥੨॥੧੯॥ਸਿਰੀਰਾਗੁਮਹਲਾ੩ ॥ਪੰਖੀਬਿਰਖਿ
ਸੁਹਾਵੜਾਸਚੁਚੁਗੈਗੁਰਭਾਇ॥ਹਰਿਰਸੁਪੀਵੈਸਹਜਿਰਹੈਉਡੈਨਆਵੈਜਾਇ॥ਨਿਜਘ
ਰਿਵਾਸਾਪਾਇਆਹਰਿਹਰਿਨਾਮਿਸਮਾਇ॥੧॥ਮਨਰੇਗੁਰਕੀਕਾਰਕਮਾਇ॥ਗੁਰਕੈਭਾਣੈ

ਜੇਚਲਹਿਤਾਅਨਦਿਨੁਰਾਚਹਿਹਰਿਨਾਇ॥੧॥ਰਹਾਉ॥ਪੰਖੀਬਿਰਖਸੁਹਾਵੜੇਊਡਹਿਚਹੁਦਿ
ਸਿਜਾਹਿ॥ਜੇਤਾਊਡਹਿਦੁਖਘਣੇਨਿਤਦਾਝਹਿਤੈਬਿਲਲਾਹਿ॥ਬਿਨੁਗੁਰਮਹਲੁਨਜਾਪਈ
ਨਾਅੰਮ੍ਰਿਤਫਲਪਾਹਿ॥੨॥ਗੁਰਮੁਖਿਬ੍ਰਹਮੁਹਰੀਆਵਲਾਸਾਚੈਸਹਜਿਸੁਭਾਇ॥ਸਾਖਾਤੀਨਿ
ਨਿਵਾਰੀਆਏਕਸਬਦਿਲਿਵਲਾਇ॥ਅੰਮ੍ਰਿਤਫਲੁਹਰਿਏਕੁਹੈਆਪੇਦੇਇਖਵਾਇ॥੩॥
ਮਨਮੁਖਊਭੇਸੁਕਿਗਏਨਾਫਲੁਤਿੰਨਾਛਾਉ॥ਤਿੰਨਾਪਾਸਿਨਬੈਸੀਐਓਨਾਘਰੁਨਗਿਰਾਉ॥
ਕਟੀਅਹਿਤੈਨਿਤਜਾਲੀਅਹਿਓਨਾਸਬਦੁਨਨਾਉ॥੪॥ਹੁਕਮੇਕਰਮਕਮਾਵਣੇਪਇਐਕਿ
ਰਤਿਫਿਰਾਉ॥ਹੁਕਮੇਦਰਸਨੁਦੇਖਣਾਜਹਭੇਜਹਿਤਹਜਾਉ॥ਹੁਕਮੇਹਰਿਹਰਿਮਨਿਵਸੈਹੁਕ
ਮੇਸਚਿਸਮਾਉ॥੫॥ਹੁਕਮੁਨਜਾਣਹਿਬਪੁੜੇਭੂਲੇਫਿਰਹਿਗਵਾਰ॥ਮਨਹਠਿਕਰਮਕਮਾ
ਵਦੇਨਿਤਨਿਤਹੋਹਿਖੁਆਰੁ॥ਅੰਤਰਿਸਾਂਤਿਨਆਵਈਨਾਸਚਿਲਗੈਪਿਆਰੁ॥੬॥ਗੁਰਮੁਖੀ
ਆਮੁਹਸੋਹਣੇਗੁਰਕੈਹੇਤਿਪਿਆਰਿ॥ਸਚੀਭਗਤੀਸਚਿਰਤੇਦਰਿਸਚੈਸਚਿਆਰ॥ਆਏਸੇ
ਪਰਵਾਣੁਹੈਸਭਕੁਲਕਾਕਰਹਿਉਧਾਰੁ॥੭॥ਸਭਨਦਰੀਕਰਮਕਮਾਵਦੇਨਦਰੀਬਾਹਰਿਨਕੋ
ਇ॥ਜੈਸੀਨਦਰਿਕਰਿਦੇਖੈਸਚਾਤੈਸਾਹੀਕੋਹੋਇ॥ਨਾਨਕਨਾਮਿਵਡਾਈਆਕਰਮਿਪਰਾਪਤਿਹੋ
ਇ॥੮॥੩॥੨੦॥ਸਿਰੀਰਾਗੁਮਹਲਾ੩ ॥ਗੁਰਮੁਖਿਨਾਮੁਧਿਆਈਐਮਨਮੁਖਿਬੂ
ਝਨਪਾਇ॥ਗੁਰਮੁਖਿਸਦਾਮੁਖਊਜਲੇਹਰਿਵਸਿਆਮਨਿਆਇ॥ਸਹਜੇਹੀਸੁਖੁਪਾਈਐਸਹ
ਜੇਰਹੈਸਮਾਇ॥੧॥ਭਾਈਰੇਦਾਸਨਿਦਾਸਾਹੋਇ॥ਗੁਰਕੀਸੇਵਾਗੁਰਭਗਤਿਹੈਵਿਰਲਾਪਾਏਕੋਇ
॥੧॥ਰਹਾਉ॥ਸਦਾਸੁਹਾਗੁਸੁਹਾਗਣੀਜੇਚਲਹਿਸਤਿਗੁਰਭਾਇ॥ਸਦਾਪਿਰੁਨਿਹਚਲੁਪਾਈ
ਐਨਾਓਹੁਮਰੈਨਜਾਇ॥ਸਬਦਿਮਿਲੀਨਾਵੀਛੁੜੈਪਿਰਕੈਅੰਕਿਸਮਾਇ॥੨॥ਹਰਿਨਿਰਮਲੁ
ਅਤਿਊਜਲਾਬਿਨੁਗੁਰਪਾਇਆਨਜਾਇ॥ਪਾਠੁਪੜੈਨਾਬੂਝਈਭੇਖੀਭਰਮਿਭੁਲਾਇ॥ਗੁ
ਰਮਤੀਹਰਿਸਦਾਪਾਇਆਰਸਨਾਹਰਿਰਸੁਸਮਾਇ॥੩॥ਮਾਇਆਮੋਹੁਚੁਕਾਇਆਗੁਰਮਤੀ
ਸਹਜਿਸੁਭਾਇ॥ਬਿਨੁਸਬਦੈਜਗੁਦੁਖੀਆਫਿਰੈਮਨਮੁਖਾਨੋਗਈਖਾਇ॥ਸਬਦੇਨਾਮੁਧਿ
ਆਈਐਸਬਦੇਸਚਿਸਮਾਇ॥੪॥ਮਾਇਆਭੂਲੇਸਿਧਫਿਰਹਿਸਮਾਧਿਨਲਗੈਸੁਭਾਇ॥
ਤੀਨੇਲੋਅਵਿਆਪਤਹੈਅਧਿਕਰਹੀਲਪਟਾਇ॥ਬਿਨੁਗੁਰਮੁਕਤਿਨਪਾਈਐਨਾਦੁਬਿਧਾਮਾ
ਇਆਜਾਇ॥੫॥ਮਾਇਆਕਿਸਨੋਆਖੀਐਕਿਆਮਾਇਆਕਰਮਕਮਾਇ॥ਦੁਖਿਸੁਖਿ

ਇਹੁਜੀਉਬਧੁਹੈਹਉਮੈਕਰਮਕਮਾਵਣੇ॥ਬਿਨੁਸਬਦੈਭਰਮੁਨਚੂਕਈਨਾਵਿਚਹੁਹਉਮੈਜਾਇ
੭॥ਬਿਨੁਪ੍ਰੀਤੀਭਗਤਿਨਹੋਵਈਬਿਨੁਸਬਦੈਥਾਇਨਪਾਇ॥ਸਬਦੇਹਉਮੈਮਾਰੀਐਮਾਇ
ਆਕਾਭ੍ਰਮੁਜਾਇ॥ਨਾਮੁਪਦਾਰਥੁਪਾਈਐਗੁਰਮੁਖਿਸਹਜਿਸੁਭਾਇ॥੭॥ਬਿਨੁਗੁਰਗੁਣਨਜਾ
ਪਨੀਬਿਨੁਗੁਣਭਗਤਿਨਹੋਇ॥ਭਗਤਿਵਛਲੁਹਰਿਮਨਿਵਸਿਆਸਹਜਿਮਿਲਿਆਪ੍ਰਭੁਸੋ
ਇ॥ਨਾਨਕਸਬਦੇਹਰਿਸਾਲਾਹੀਐਕਰਮਿਪਰਾਪਤਿਹੋਇ॥੮॥੪॥੨੧॥ਸਿਰੀਰਾਗੁਮਹਲਾ
੩ ॥ਮਾਇਆਮੋਹੁਮੇਰੈਪ੍ਰਭਿਕੀਨਾਆਪੇਭਰਮਿਭੁਲਾਏ॥ਮਨਮੁਖਿਕਰਮਕਰਹਿ
ਨਹੀਬੂਝਹਿਬਿਰਥਾਜਨਮੁਗਵਾਏ॥ਗੁਰਬਾਣੀਇਸੁਜਗਮਹਿਚਾਨਣੁਕਰਮਿਵਸੈਮਨਿ
ਆਏ॥੧॥ਮਨਰੇਨਾਮੁਜਪਹੁਸੁਖੁਹੋਇ॥ਗੁਰੁਪੂਰਾਸਾਲਾਹੀਐਸਹਜਿਮਿਲੈਪ੍ਰਭੁਸੋਇ॥
੧॥ਰਹਾਉ॥ਭਰਮੁਗਇਆਭਉਭਾਗਿਆਹਰਿਚਰਣੀਚਿਤੁਲਾਇ॥ਗੁਰਮੁਖਿਸਬਦੁਕਮ
ਈਐਹਰਿਵਸੈਮਨਿਆਇ॥ਘਰਿਮਹਲਿਸਚਿਸਮਾਈਐਜਮਕਾਲੁਨਸਕੈਖਾਇ॥੨॥ਨਾ
ਮਾਛੀਬਾਕਬੀਰੁਜੋਲਾਹਾਪੂਰੇਗੁਰਤੇਗਤਿਪਾਈ॥ਬ੍ਰਹਮਕੇਬੇਤੇਸਬਦੁਪਛਾਣਹਿਹਉਮੈਜਾ
ਤਿਗਵਾਈ॥ਸੁਰਿਨਰਤਿਨਕੀਬਾਣੀਗਾਵਹਿਕੋਇਨਮੇਟੈਭਾਈ॥੩॥ਦੈਤਪੁਤੁਕਰਮਧਰਮ
ਕਿਛੁਸੰਜਮਨਪੜੈਦੂਜਾਭਾਉਨਜਾਣੈ॥ਸਤਿਗੁਰੁਭੇਟਿਐਨਿਰਮਲੁਹੋਆਅਨਦਿਨੁਨਾਮੁਵ
ਖਾਣੈ॥ਏਕੋਪੜੈਏਕੋਨਾਉਬੂਝੈਦੂਜਾਅਵਰੁਨਜਾਣੈ॥੪॥ਖਟੁਦਰਸਨਜੋਗੀਸੰਨਿਆਸੀ
ਬਿਨੁਗੁਰਭਰਮਿਭੁਲਾਏ॥ਸਤਿਗੁਰੁਸੇਵਹਿਤਾਗਤਿਮਿਤਿਪਾਵਹਿਹਰਿਜੀਉਮੰਨਿਵਸਾਏ॥
ਸਚੀਬਾਣੀਸਿਉਚਿਤੁਲਾਗੈਆਵਣੁਜਾਣੁਰਹਾਏ॥੫॥ਪੰਡਿਤਪੜਿਪੜਿਵਾਦੁਵਖਾਣ
ਹਿ॥ਬਿਨੁਗੁਰਭਰਮਿਭੁਲਾਏ॥ਲਖਚਉਰਾਸੀਹਫੇਰੁਪਇਆਬਿਨੁਸਬਦੈਮੁਕਤਿਨਪਾਏ॥
ਜਾਨਾਉਚੇਤੈਤਾਗਤਿਪਾਏਜਾਸਤਿਗੁਰੁਮੇਲਿਮਿਲਾਏ॥੬॥ਸਤਸੰਗਤਿਮਹਿਨਾਮੁਹਰਿਉਪ
ਜੈਜਾਸਤਿਗੁਰੁਮਿਲੈਸੁਭਾਏ॥ਮਨੁਤਨੁਅਰਪੀਆਪੁਗਵਾਈਚਲਾਸਤਿਗੁਰਭਾਏ॥ਸ
ਦਬਲਿਹਾਰੀਗੁਰਅਪੁਨੇਵਿਟਹੁਜਿਹਰਿਸੇਤੀਚਿਤੁਲਾਏ॥੭॥ਸੋਬ੍ਰਾਹਮਣੁਬ੍ਰਹਮੁਜੋਬਿੰ
ਦੇਹਰਿਸੇਤੀਰੰਗਿਰਾਤਾ॥ਪ੍ਰਭੁਨਿਕਟਿਵਸੈਸਭਨਾਘਟਅੰਤਰਿਗੁਰਮੁਖਿਵਿਰਲੈਜਾਤਾ॥
ਨਾਨਕਨਾਮੁਮਿਲੈਵਡਿਆਈਗੁਰਕੈਸਬਦਿਪਛਾਤਾ॥੮॥੫॥੨੨॥ਸਿਰੀਰਾਗੁਮਹਲਾ੩
॥ਸਹਜੈਨੋਸਭਲੋਚਦੀਬਿਨੁਗੁਰਪਾਇਆਨਜਾਇ॥ਪੜਿਪੜਿਪੰਡਿਤਜੋਤਕੀਥਕੇਭੇਖੀ

ਭਰਮਿਭੁਲਾਇ॥ਗੁਰਭੇਟੇਸਹਜੁਪਾਇਆਆਪਣੀਕਿਰਪਾਕਰੇਰਜਾਇ॥੧॥ਭਾਈਰੇਗੁਰ
ਬਿਨੁਸਹਜੁਨਹੋਇ॥ਸਬਦੈਹੀਤੇਸਹਜੁਊਪਜੈਹਰਿਪਾਇਆਸਚੁਸੋਇ॥੧॥ਰਹਾਉ॥ਸ
ਹਜੇਗਾਵਿਆਥਾਇਪਵੈਬਿਨੁਸਹਜੈਕਥਨੀਬਾਦਿ॥ਸਹਜੇਹੀਭਗਤਿਊਪਜੈਸਹਜਿਪਿਆ
ਰਿਬੈਰਾਗਿ॥ਸਹਜੈਹੀਤੇਸੁਖਸਾਂਤਿਹੋਇਬਿਨੁਸਹਜੈਜੀਵਣੁਬਾਦਿ॥੨॥ਸਹਜਿਸਾਲਾਹੀ
ਸਦਾਸਦਾਸਹਜਿਸਮਾਧਿਲਗਾਇ॥ਸਹਜੇਹੀਗੁਣਊਚਰੈਭਗਤਿਕਰੇਲਿਵਲਾਇ॥ਸਬ
ਦੇਹੀਹਰਿਮਨਿਵਸੈਰਸਨਾਹਰਿਰਸੁਖਾਇ॥੩॥ਸਹਜੇਕਾਲੁਵਿਡਾਰਿਆਸਚਸਰਣਾਈਪਾਇ
॥ਸਹਜੇਹਰਿਨਾਮੁਮਨਿਵਸਿਆਸਚੀਕਾਰਕਮਾਇ॥ਸੇਵਡਭਾਗੀਜਿਨੀਪਾਇਆਸਹਜੇਰ
ਹੇਸਮਾਇ॥੪॥ਮਾਇਆਵਿਚਿਸਹਜੁਨਊਪਜੈਮਾਇਆਦੂਜੈਭਾਇ॥ਮਨਮੁਖਕਰਮਕਮਾ
ਵਣੇਹਉਮੈਜਲੈਜਲਾਇ॥ਜੰਮਣੁਮਰਣੁਨਚੂਕਈਫਿਰਿਫਿਰਿਆਵੈਜਾਇ॥੫॥ਤ੍ਰਿਹੁ
ਗੁਣਾਵਿਚਿਸਹਜੁਨਪਾਈਐਤ੍ਰੈਗੁਣਭਰਮਿਭੁਲਾਇ॥ਪੜੀਐਗੁਣੀਐਕਿਆਕਥੀਐ
ਜਾਮੁੰਢਹੁਘੁਥਾਜਾਇ॥ਚਉਥੇਪਦਮਹਿਸਹਜੁਹੈਗੁਰਮੁਖਿਪਲੈਪਾਇ॥੬॥ਨਿਰਗੁਣ
ਨਾਮੁਨਿਧਾਨੁਹੈਸਹਜੇਸੋਝੀਹੋਇ॥ਗੁਣਵੰਤੀਸਾਲਾਹਿਆਸਚੇਸਚੀਸੋਇ॥ਭੁਲਿਆਸ
ਹਜਿਮਿਲਾਇਸੀਸਬਦਿਮਿਲਾਵਾਹੋਇ॥੭॥ਬਿਨੁਸਹਜੈਸਭੁਅੰਧੁਹੈਮਾਇਆਮੋਹੁਗੁ
ਬਾਰੁ॥ਸਹਜੇਹੀਸੋਝੀਪਈਸਚੈਸਬਦਿਅਪਾਰਿ॥ਆਪੇਬਖਸਿਮਿਲਾਇਅਨੁਪੂਰੇਗੁਰਕ
ਰਤਾਰਿ॥੮॥ਸਹਜੇਅਦਿਸਟੁਪਛਾਣੀਐਨਿਰਭਉਜੋਤਿਨਿਰੰਕਾਰੁ॥ਸਭਨਾਜੀਆਕਾਇਕੁ
ਦਾਤਾਜੋਤੀਜੋਤਿਮਿਲਾਵਣਹਾਰੁ॥ਪੂਰੈਸਬਦਿਸਲਾਹੀਐਜਿਸਦਾਅੰਤੁਨਪਾਰਾਵਾਰੁ॥
੯॥ਗਿਆਨੀਆਕਾਧਨੁਨਾਮੁਹੈਸਹਜਿਕਰਹਿਵਾਪਾਰੁ॥ਅਨਦਿਨੁਲਾਹਾਹਰਿਨਾਮੁਲੈਨਿ
ਅਖੁਟਭਰੇਭੰਡਾਰ॥ਨਾਨਕਤੋਟਿਨਆਵਈਦੀਏਦੇਵਣਹਾਰਿ॥੧੦॥੬॥੨੩॥ਸਿਰੀਰਾ
ਗੁਮਹਲਾ੩ ॥ਸਤਿਗੁਰਿਮਿਲਿਐਫੇਰੁਨਪਵੈਜਨਮਮਰਣਦੁਖੁਜਾਇ॥ਪੂਰੈਸਬ
ਦਿਸਭਸੋਝੀਹੋਈਹਰਿਨਾਮੈਰਹੈਸਮਾਇ॥੧॥ਮਨਮੇਰੇਸਤਿਗੁਰਸਿਉਚਿਤੁਲਾਇ॥ਨਿਰਮ
ਲੁਨਾਮੁਸਦਨਵਤਨੋਆਪਿਵਸੈਮਨਿਆਇ॥੧॥ਰਹਾਉ॥ਹਰਿਜੀਉਰਾਖਹੁਅਪੁਨੀਸਰ
ਣਾਈਜਿਉਰਾਖਹਿਤਿਉਰਹਣਾ॥ਗੁਰਕੈਸਬਦਿਜੀਵਤੁਮਰੈਗੁਰਮੁਖਿਭਵਜਲੁਤਰਣਾ॥
੧॥ਵਡੈਭਾਗਿਨਾਉਪਾਈਐਗੁਰਮਤਿਸਬਦਿਸੁਹਾਈ॥ਆਪੇਮਨਿਵਸਿਆਪ੍ਰਭੁਕਰਤਾਸ

ਹਜੋਰਹਿਆਸਮਾਈ॥੩॥ਇਕਿਨਾਮਨਮੁਖਿਸਬਦੁਨਭਾਵੈਬੰਧਨਿਬੰਧਿਭਵਾਇਆ॥ਲਖਚਉ
ਰਾਸੀਹਫਿਰਿਫਿਰਿਆਵੈਬਿਰਥਾਜਨਮੁਗਵਾਇਆ॥੪॥ਭਗਤਾਮਨਿਆਨੰਦੁਹੈਸਚੈਸਬਦਿਰੰਗਿ
ਰਾਤੇ॥ਅਨਦਿਨੁਗੁਣਗਾਵਹਿਸਦਨਿਰਮਲਸਹਜੇਨਾਮਿਸਮਾਤੇ॥੫॥ਗੁਰਮੁਖਿਅੰਮ੍ਰਿਤਬਾਣੀ
ਬੋਲਹਿਸਭਆਤਮਰਾਮੁਪਛਾਣੀ॥ਏਕੋਸੇਵਨਿਏਕੁਅਰਾਧਹਿਗੁਰਮੁਖਿਅਕਥਕਹਾਣੀ॥੬
॥ਸਚਾਸਾਹਿਬੁਸੇਵੀਐਗੁਰਮੁਖਿਵਸੈਮਨਿਆਇ॥ਸਦਾਰੰਗਿਰਾਤੇਸਚਸਿਉਅਪੁਨੀਕਿਰਪਾਕ
ਰੇਮਿਲਾਇ॥੭॥ਆਪੇਕਰੇਕਰਾਏਆਪੇਇਕਨਾਸੁਤਿਆਦੇਇਜਗਾਇ॥ਆਪੇਮੇਲਿਮਿ
ਲਾਇਦਾਨਾਨਕਸਬਦਿਸਮਾਇ॥੮॥੭॥੨੪॥ਸਿਰੀਰਾਗੁਮਹਲਾ੩ ॥ਸਤਿਗੁਰਿ
ਸੇਵਿਐਮਨੁਨਿਰਮਲਾਭਏਪਵਿਤੁਸਰੀਰੁ॥ਮਨਿਆਨੰਦੁਸਦਾਸੁਖੁਪਾਇਆਭੇਟਿਆਗਹਿਰਗੰ
ਭੀਰੁ॥ਸਚੀਸੰਗਤਿਬੈਸਣਾਸਚਿਨਾਮਿਮਨੁਧੀਰੁ॥੧॥ਮਨਰੇਸਤਿਗੁਰੁਸੇਵਿਨਿਸੰਗੁ॥ਸਤਿਗੁਰੁਸੇ
ਵਿਐਹਰਿਮਨਿਵਸੈਲਗੈਨਮੈਲੁਪਤੰਗੁ॥੧॥ਰਹਾਉ॥ਸਚੈਸਬਦਿਪਤਿਊਪਜੈਸਚੇਸਚਾਨਾਉ
॥ਜਿਨੀਹਉਮੈਮਾਰਿਪਛਾਣਿਆਹਉਤਿਨਬਲਿਹਾਰੈਜਾਉ॥ਮਨਮੁਖਸਚੁਨਜਾਣਨੀਤਿਨਠਉ
ਰਨਕਤਹੂਥਾਉ॥੨॥ਸਚੁਖਾਣਾਸਚੁਪੈਨਣਾਸਚੇਹੀਵਿਚਿਵਾਸੁ॥ਸਦਾਸਚਾਸਾਲਾਹਣਾਸਚੈ
ਸਬਦਿਨਿਵਾਸੁ॥ਸਭੁਆਤਮਰਾਮੁਪਛਾਣਿਆਗੁਰਮਤੀਨਿਜਘਰਿਵਾਸੁ॥੩॥ਸਚੁਵੇਖਣੁ
ਸਚੁਬੋਲਣਾਤਨੁਮਨੁਸਚਾਹੋਇ॥ਸਚੀਸਾਖੀਉਪਦੇਸੁਸਚੁਸਚੇਸਚੀਸੋਇ॥ਜਿੰਨੀਸਚੁਵਿ
ਸਾਰਿਆਸੇਦੁਖੀਏਚਲੇਰੋਇ॥੪॥ਸਤਿਗੁਰੁਜਿਨੀਨਸੇਵਿਓਸੇਕਿਤੁਆਏਸੰਸਾਰਿ॥ਜਮਦਰਿ
ਬਧੇਮਾਰੀਅਹਿਕੂਕਨਸੁਣੈਪੂਕਾਰ॥ਬਿਰਥਾਜਨਮੁਗਵਾਇਆਮਰਿਜੰਮਹਿਵਾਰੋਵਾਰ॥੫॥ਏਹੁ
ਜਗੁਜਲਤਾਦੇਖਿਕੈਭਜਿਪਏਸਤਿਗੁਰਸਰਣਾ॥ਸਤਿਗੁਰਿਸਚੁਦਿੜਾਇਆਸਦਾਸਚਿਸੰਜਮਿ
ਰਹਣਾ॥ਸਤਿਗੁਰੁਸਚਾਹੈਬੋਹਿਥਾਸਬਦੇਭਵਜਲੁਤਰਣਾ॥੬॥ਲਖਚਉਰਾਸੀਹਫਿਰਦੇਰ
ਹੇਬਿਨੁਸਤਿਗੁਰਮੁਕਤਿਨਹੋਈ॥ਪੜਿਪੜਿਪੰਡਿਤਮੋਨੀਥਕੇਦੂਜੈਭਾਇਪਤਿਖੋਈ॥ਸਤਿਗੁਰਿ
ਸਬਦੁਸੁਣਾਇਆਬਿਨੁਸਚੇਅਵਰੁਨਕੋਈ॥੭॥ਜੋਸਚੈਲਾਏਸੇਸਚਿਲਗੇਨਿਤਸਚੀਕਾਰ
ਕਰੰਨਿ॥ਤਿਨਾਨਿਜਘਰਿਵਾਸਾਪਾਇਆਸਚੈਮਹਲਿਰਹੰਨਿ॥ਨਾਨਕਭਗਤਸੁਖੀਏਸਦਾਸਚੈ
ਨਾਮਿਰਚੰਨਿ॥੮॥੧੭॥੮॥੨੫॥ ਸਿਰੀਰਾਗੁਮਹਲਾ੫
ਜਾਕਉਮੁਸਕਲੁਅਤਿਬਣੈਢੋਈਕੋਇਨਦੇਇ॥ਲਾਗੂਹੋਏਦੁਸਮਨਾਸਾਕਭਿਭਜਿਖਲੇ॥ਸਭੋ

ਭਜੈਆਸਰਾਚੁਕੈਸਭੁਅਸਰਾਉ॥ਚਿਤਿਆਵੈਓਸੁਪਾਰਬ੍ਰਹਮੁਲਗੈਨਤਤੀਵਾਉ॥੧॥ਸਾਹਿਬੁ
ਨਿਤਾਣਿਆਕਾਤਾਣੁ॥ਆਇਨਜਾਈਥਿਰੁਸਦਾਗੁਰਸਬਦੀਸਚੁਜਾਣੁ॥੧॥ਰਹਾਉ॥ਜੇਕੋਹੋਵੈ
ਦੁਬਲਾਨੰਗਭੁਖਕੀਪੀਰ॥ਦਮੜਾਪਲੈਨਾਪਵੈਨਾਕੋਦੇਵੈਧੀਰ॥ਸੁਆਰਥੁਸੁਆਉਨਕੋਕਰੇਨ
ਕਿਛੁਹੋਵੈਕਾਜੁ॥ਚਿਤਿਆਵੈਓਸੁਪਾਰਬ੍ਰਹਮੁਤਾਨਿਹਚਲੁਹੋਵੈਰਾਜੁ॥੨॥ਜਾਕਉਚਿੰਤਾਬਹੁ
ਤੁਬਹੁਤੁਦੇਹੀਵਿਆਪੈਰੋਗੁ॥ਗ੍ਰਿਸਤਿਕੁਟੰਬਿਪਲੇਟਿਆਕਦੇਹਰਖੁਕਦੇਸੋਗੁ॥ਗਉਣੁਕਰੇਚ
ਹੁਕੁੰਟਕਾਘੜੀਨਬੈਸਣੁਸੋਇ॥ਚਿਤਿਆਵੈਓਸੁਪਾਰਬ੍ਰਹਮੁਤਨੁਮਨੁਸੀਤਲੁਹੋਇ॥੩॥
ਕਾਮਿਕਰੋਧਿਮੋਹਿਵਸਿਕੀਆਕਿਰਪਨਲੋਭਿਪਿਆਰੁ॥ਚਾਰੇਕਿਲਵਿਖਉਨਿਅਘਕੀਏਹੋ
ਆਅਸੁਰਸੰਘਾਰੁ॥ਪੋਥੀਗੀਤਕਵਿਤਕਿਛੁਕਦੇਨਕਰਨਿਧਰਿਆ॥ਚਿਤਿਆਵੈਓਸੁਪਾਰਬ੍
ਹਮੁਤਾਨਿਮਖਸਿਮਰਤਤਰਿਆ॥੪॥ਸਾਸਤਸਿੰਮ੍ਰਿਤਿਬੇਦਚਾਰਿਮੁਖਾਗਰਬਿਚਰੇ॥ਤਪੇਤਪੀ
ਸਰਜੋਗੀਆਤੀਰਥਿਗਵਨੁਕਰੇ॥ਖਟੁਕਰਮਾਤੇਦੁਗਣੇਪੂਜਾਕਰਤਾਨਾਇ॥ਰੰਗੁਨਲਗੀਪਾਰ
ਬ੍ਰਹਮਤਾਸਰਪਰਨਰਕੇਜਾਇ॥੫॥ਰਾਜਮਿਲਕਸਿਕਦਾਰੀਆਰਸਭੋਗਣਬਿਸਥਾਰ॥ਬ
ਗਸੁਹਾਵੇਸੋਹਣੇਚਲੈਹੁਕਮੁਅਫਾਰ॥ਰੰਗਤਮਾਸੇਬਹੁਬਿਧੀਚਾਇਲਗਿਰਹਿਆ॥ਚਿਤਿ
ਨਆਇਓਪਾਰਬ੍ਰਹਮੁਤਾਸਰਪਕੀਜੂਨਿਗਇਆ॥੬॥ਬਹੁਤੁਧਨਾਢਿਆਚਾਰਵੰਤੁਸੋਭਾਨਿਰ
ਮਲਰੀਤਿ॥ਮਾਤਪਿਤਾਸੁਤਭਾਈਆਸਾਜਨਸੰਗਿਪਰੀਤਿ॥ਲਸਕਰਤਰਕਸਬੰਦਬੰਦਜੀ
ਉਜੀਉਸਗਲੀਕੀਤ॥ਚਿਤਿਨਆਇਓਪਾਰਬ੍ਰਹਮੁਤਾਖੜਿਰਸਾਤਲਿਦੀਤ॥੭॥ਕਾਇਆ
ਰੋਗੁਨਛਿਦ੍ਰੁਕਿਛੁਨਾਕਿਛੁਕਾੜਾਸੋਗੁ॥ਮਿਰਤੁਨਆਵੀਚਿਤਿਤਿਸੁਅਹਿਨਿਸਿਭੋਗੈਭੋਗੁ
ਸਭਕਿਛੁਕੀਤੋਨੁਆਪਣਾਜੀਇਨਿਸੰਕਧਰਿਆ॥ਚਿਤਿਨਆਇਓਪਾਰਬ੍ਰਹਮੁਜਮਕੰਕਰਵ
ਸਿਪਰਿਆ॥੮॥ਕਿਰਪਾਕਰੇਜਿਸੁਪਾਰਬ੍ਰਹਮੁਹੋਵੈਸਾਧੂਸੰਗੁ॥ਜਿਉਜਿਉਓਹੁਵਧਾਈਐ
ਤਿਉਤਿਉਹਰਿਸਿਉਰੰਗੁ॥ਦੁਹਾਸਿਰਿਆਕਾਖਸਮੁਆਪਿਅਵਰੁਨਦੂਜਾਥਾਉ॥ਸਤਿਗੁਰਤੁ
ਠੈਪਾਇਆਨਾਨਕਸਚਾਨਾਉ॥੯॥੧॥੨੬॥ਸਿਰੀਰਾਗੁਮਹਲਾ੫ ਘਰੁ੫
॥ਜਾਨਉਨਹੀਭਾਵੈਕਵਨਬਾਤਾ॥ਮਨਖੋਜਿਮਾਰਗੁ॥੧॥ਰਹਾਉ॥ਧਿਆਨੀਧਿਆਨੁਲਾਵਹਿ
ਗਿਆਨੀਗਿਆਨੁਕਮਾਵਹਿ॥ਪ੍ਰਭੁਕਿਨਹੀਜਾਤਾ॥੧॥ਭਗਉਤੀਰਹਤਜੁਗਤਾ॥ਜੋਗੀਕਹਤ
ਮੁਕਤਾ॥ਤਪਸੀਤਪਹਿਰਾਤਾ॥੨॥ਮੋਨੀਮੋਨਿਧਾਰੀ॥ਸੰਨਿਆਸੀਬ੍ਰਹਮਚਾਰੀ॥ਉਦਾਸੀਉਦ

ਸਿਰਾਤਾ॥੩॥ਭਗਤਿਨਵੈਪਰਕਾਰਾ॥ਪੰਡਿਤੁਵੇਦੁਪੁਕਾਰਾ॥ਗਿਰਸਤੀਗਿਰਸਤਿਧਰਮਾਤਾ॥
੪॥ਇਕਿਸਬਦੀਬਹੁਰੂਪਿਅਵਧੂਤਾ॥ਕਾਪੜੀਕਉਤੇਜਾਗੂਤਾ॥ਇਕਿਤੀਰਥਿਨਾਤਾ॥੫॥ਨਿਰ
ਹਾਰਵਰਤੀਆਪਰਸਾ॥ਇਕਿਲੂਕਿਨਦੇਵਹਿਦਰਸਾ॥ਇਕਿਮਨਹੀਗਿਆਤਾ॥੬॥ਘਾਟਿ
ਨਕਿਨਹੀਕਹਾਇਆ॥ਸਭਕਹਤੇਹੈਪਾਇਆ॥ਜਿਸੁਮੇਲੇਸੋਭਗਤਾ॥੭॥ਸਗਲਉਕਤਿ
ਉਪਾਵਾ॥ਤਿਆਗੀਸਰਣਿਪਾਵਾ॥ਨਾਨਕੁਗੁਰਚਰਣਿਪਰਾਤਾ॥੮॥੨॥੨੭॥

੧ੴਸਤਿਗੁਰਪ੍ਰਸਾਦਿ॥ ਸਿਰੀਰਾਗੁਮਹਲਾ੧ ਘਰੁ੩ ॥ਜੋਗੀ
ਅੰਦਰਿਜੋਗੀਆ॥ਤੂੰਭੋਗੀਅੰਦਰਿਭੋਗੀਆ॥ਤੇਰਾਅੰਤੁਨਪਾਇਆਸੁਰਗਿਮਛਿਪਇਆ
ਲਿਜੀਉ॥੧॥ਹਉਵਾਰੀਹਉਵਾਰਣੈਕੁਰਬਾਣੁਤੇਰੇਨਾਵਨੋ॥੧॥ਰਹਾਉ॥ਤੁਧੁਸੰਸਾਰੁਉਪਾ
ਇਆ॥ਸਿਰੇਸਿਰਿਧੰਧੇਲਾਇਆ॥ਵੇਖਹਿਕੀਤਾਆਪਣਾਕਰਿਕੁਦਰਤਿਪਾਸਾਢਾਲਿਜੀ
ਉ॥੨॥ਪਰਗਟਿਪਾਹਾਰੈਜਾਪਦਾ॥ਸਭੁਨਾਵੈਨੋਪਰਤਾਪਦਾ॥ਸਤਿਗੁਰਬਾਝੁਨਪਾਇਓਸਭ
ਮੋਹੀਮਾਇਆਜਾਲਿਜੀਉ॥੩॥ਸਤਿਗੁਰਕਉਬਲਿਜਾਈਐ॥ਜਿਤੁਮਿਲਿਐਪਰਮਗ
ਤਿਪਾਈਐ॥ਸੁਰਿਨਰਮੁਨਿਜਨਲੋਚਦੇਸੋਸਤਿਗੁਰਿਦੀਆਬੁਝਾਇਜੀਉ॥੪॥ਸਤਸੰ
ਗਤਿਕੈਸੀਜਾਣੀਐ॥ਜਿਥੈਏਕੋਨਾਮੁਵਖਾਣੀਐ॥ਏਕੋਨਾਮੁਹੁਕਮੁਹੈਨਾਨਕਸਤਿਗੁਰਿ
ਦੀਆਬੁਝਾਇਜੀਉ॥੫॥ਇਹੁਜਗਤੁਭਰਮਿਭੁਲਾਇਆ॥ਆਪਹੁਤੁਧੁਖੁਆਇਆ॥
ਪਰਤਾਪੁਲਗਾਦੋਹਾਗਣੀਭਾਗਜਿਨਾਕੇਨਾਹਿਜੀਉ॥੬॥ਦੋਹਾਗਣੀਕਿਆਨੀਸਾਣੀਆ
ਖਸਮਹੁਘੁਥੀਆਫਿਰਹਿਨਿਮਾਣੀਆ॥ਮੈਲੇਵੇਸਤਿਨਾਕਾਮਣੀਦੁਖੀਰੈਣਿਵਿਹਾਇਜੀ
ਉ॥੭॥ਸੋਹਾਗਣੀਕਿਆਕਰਮੁਕਮਾਇਆ॥ਪੂਰਬਿਲਿਖਿਆਫਲੁਪਾਇਆ॥ਨਦਰਿਕਰਿ
ਕੈਆਪਣੀਆਪੇਲਏਮਿਲਾਇਜੀਉ॥੮॥ਹੁਕਮੁਜਿਨਾਨੋਮਨਾਇਆ॥ਤਿਨਅੰਤਰਿਸਬ
ਦੁਵਸਾਇਆ॥ਸਹੀਆਸੇਸੋਹਾਗਣੀਜਿਨਸਹਨਾਲਿਪਿਆਰੁਜੀਉ॥੯॥ਜਿਨਾਭਾਣੇਕਾਰ
ਸੁਆਇਆ॥ਤਿਨਵਿਚਹੁਭਰਮੁਚੁਕਾਇਆ॥ਨਾਨਕਸਤਿਗੁਰੁਐਸਾਜਾਣੀਐਜੋਸਭਸੈ
ਲਏਮਿਲਾਇਜੀਉ॥੧੦॥ਸਤਿਗੁਰਿਮਿਲਿਐਫਲੁਪਾਇਆ॥ਜਿਨਿਵਿਚਹੁਅਹਕਰ
ਣੁਚੁਕਾਇਆ॥ਦੁਰਮਤਿਕਾਦੁਖੁਕਟਿਆਭਾਗੁਬੈਠਾਮਸਤਕਿਆਇਜੀਉ॥੧੧॥ਅੰਮ੍ਰਿ

ਤੁਤੇਰੀਬਾਣੀਆ॥ਤੇਰਿਆਭਗਤਾਰਿਦੈਸਮਾਣੀਆ॥ਸੁਖਸੇਵਾਅੰਦਰਿਰਖਿਐਆਪਣੀਨਦ ੩੧
ਰਿਕਰਹਿਨਿਸਤਾਰਿਜੀਉ॥੧੨॥ਸਤਿਗੁਰੁਮਿਲਿਆਜਾਣੀਐ॥ਜਿਤੁਮਿਲਿਐਨਾਮੁਵਖਾਣੀਐ
॥ਸਤਿਗੁਰਬਾਝੁਨਪਾਇਓਸਭਥਕੀਕਰਮਕਮਾਇਜੀਉ॥੧੩॥ਹਉਸਤਿਗੁਰਵਿਟਹੁਘੁਮਾਇ
ਆ॥ਜਿਨਿਭ੍ਰਮਿਭੁਲਾਮਾਰਗਿਪਾਇਆ॥ਨਦਰਿਕਰੇਜੇਆਪਣੀਆਪੇਲਏਰਲਾਇਜੀਉ॥੧
੪॥ਤੂੰਸਭਨਾਮਾਹਿਸਮਾਇਆ॥ਤਿਨਿਕਰਤੈਆਪੁਲੁਕਾਇਆ॥ਨਾਨਕਗੁਰਮੁਖਿਪਰਗਟੁਹੋਇਆ
ਜਾਕਉਜੋਤਿਧਰੀਕਰਤਾਰਿਜੀਉ॥੧੫॥ਆਪੇਖਸਮਿਨਿਵਾਜਿਆ॥ਜੀਉਪਿੰਡੁਦੇਸਾਜਿਆ
॥ਆਪਣੇਸੇਵਕਕੀਪੈਜਰਖੀਆਦੁਇਕਰਮਸਤਕਿਧਾਰਿਜੀਉ॥੧੬॥ਸਭਿਸੰਜਮਰਹੇਸਿਆ
ਣਪਾ॥ਮੇਰਾਪ੍ਰਭੁਸਭੁਕਿਛੁਜਾਣਦਾ॥ਪ੍ਰਗਟਪਰਤਾਪੁਵਰਤਾਇਓਸਭੁਲੋਕੁਕਰੈਜੈਕਾਰੁਜੀਉ
॥੧੭॥ਮੇਰੇਗੁਣਅਵਗਨਨਬੀਚਾਰਿਆ॥ਪ੍ਰਭਿਅਪਣਾਬਿਰਦੁਸਮਾਰਿਆ॥ਕੰਠਿਲਾਇਕੈਰ
ਖਿਓਨੁਲਗੈਨਤਤੀਵਾਉਜੀਉ॥੧੮॥ਮੈਮਨਿਤਨਿਪ੍ਰਭੂਧਿਆਇਆ॥ਜੀਇਇਛਿਅੜਾਫ
ਲੁਪਾਇਆ॥ਸਾਹਪਾਤਿਸਾਹਸਿਰਿਖਸਮੁਤੂੰਜਪਿਨਾਨਕਜੀਵੈਨਾਉਜੀਉ॥੧੯॥ਤੁਧੁਆਪੇ
ਆਪੁਉਪਾਇਆ॥ਦੂਜਾਖੇਲੁਕਰਿਦਿਖਲਾਇਆ॥ਸਭੁਸਚੋਸਚੁਵਰਤਦਾਜਿਸੁਭਾਵੈਤਿ
ਸੈਬੁਝਾਇਜੀਉ॥੨੦॥ਗੁਰਪਰਸਾਦੀਪਾਇਆ॥ਤਿਥੈਮਾਇਆਮੋਹੁਚੁਕਾਇਆ॥ਕਿਰਪਾ
ਕਰਿਕੈਆਪਣੀਆਪੇਲਏਸਮਾਇਜੀਉ॥੨੧॥ਗੋਪੀਨੈਗੋਆਲੀਆ॥ਤੁਧੁਆਪੇਗੋਇਉਠਾਲੀ
ਆ॥ਹੁਕਮੀਭਾਂਡੇਸਾਜਿਆਤੂੰਆਪੇਭੰਨਿਸਵਾਰਿਜੀਉ॥੨੨॥ਜਿਨਸਤਿਗੁਰਸਿਉਚਿਤੁਲਾਇ
ਆ॥ਤਿਨੀਦੂਜਾਭਾਉਚੁਕਾਇਆ॥ਨਿਰਮਲਜੋਤਿਤਿਨਪ੍ਰਾਣੀਆਓਇਚਲੇਜਨਮੁਸਵਾ
ਰਿਜੀਉ॥੨੩॥ਤੇਰੀਆਸਦਾਸਦਾਚੰਗਿਆਈਆ॥ਮੈਰਾਤਿਦਿਹੈਵਡਿਆਈਆਂ॥ਅਣ
ਮੰਗਿਆਦਾਨੁਦੇਵਣਾਕਹੁਨਾਨਕਸਚੁਸਮਾਲਿਜੀਉ॥੨੪॥੧॥ਸਿਰੀਰਾਗੁਮਹਲਾ੫
ਪੈਪਾਇਮਨਾਈਸੋਇਜੀਉ॥ਸਤਿਗੁਰਪੁਰਖਿਮਿਲਾਇਆਤਿਸੁਜੇਵਡੁਅਵਰੁਨਕੋਇਜੀਉ
॥੧॥ਰਹਾਉ॥ਗੋਸਾਈਮਿਹੰਡਾਇਠੜਾ॥ਅੰਮਅਬੇਥਾਵਹੁਮਿਠੜਾ॥ਭੈਣਭਾਈਸਭਿਸਜਣ
ਤੁਧੁਜੇਹਾਨਾਹੀਕੋਇਜੀਉ॥੧॥ਤੇਰੈਹੁਕਮੇਸਾਵਣੁਆਇਆ॥ਮੈਸਤਕਾਹਲੁਜੋਆਇਆ
॥ਨਾਉਬੀਜਣਲਗਾਆਸਕਰਿਹਰਿਬੋਹਲਬਖਸਜਮਾਇਜੀਉ॥੨॥ਹਉਗੁਰਮਿਲਿਇਕੁਪ
ਛਾਣਦਾ॥ਦੁਯਾਕਾਗਲੁਚਿਤਿਨਜਾਣਦਾ॥ਹਰਿਇਕਤੈਕਾਰੈਲਾਇਓਨੁਜਿਉਭਾਵੈਤਿਂਵੈਨਿ

ਬਾਹਿਜੀਉ ॥੩॥ ਤੁਸੀਭੋਗਿਹੁਭੁੰਚਹੁਭਾਈਹੋ ॥ ਗੁਰਿਦੀਬਾਣਿਕਵਾਇਪੈਨਾਈਓ ॥ ਹਉਹੋਆ
ਮਾਹਰੁਪਿੰਡਦਾਬੰਨਿਆਦੇਪੰਜਿਸਰੀਕਜੀਉ ॥੪॥ ਹਉਆਇਆਸਾਮ੍ਹ੍ਹੈਤਿਹੰਡੀਆ ॥ ਪੰਜਿਕਿ
ਰਸਾਣਮੁਜੇਰੇਮਿਹਡਿਆ ॥ ਕੰਨੁਕੋਈਕਢਿਨਹੰਘਈਨਾਨਕਵੁਠਾਘੁਘਿਗਿਰਾਉਜੀਉ ॥੫॥ ਹ
ਉਵਾਰੀਘੁੰਮਾਜਾਵਦਾ ॥ ਇਕਸਾਹਾਤੁਧੁਧਿਆਇਦਾ ॥ ਉਜੜੁਥੇਹੁਵਸਾਇਓਹਉਤੁਧੁਵਿਟਹੁ
ਕੁਰਬਾਣੁਜੀਉ ॥੬॥ ਹਰਿਇਠੈਨਿਤਧਿਆਇਦਾ ॥ ਮਨਿਚਿੰਦੀਸੋਫਲੁਪਾਇਦਾ ॥ ਸਭੇ
ਕਾਜਸਵਾਰਿਅਨੁਲਾਹੀਅਨੁਮਨਕੀਭੁਖਜੀਉ ॥੭॥ ਮੈਛਡਿਆਸਭੋਧੰਧੜਾ ॥ ਗੋਸਾਈਸੇਵੀ
ਸਚੜਾ ॥ ਨਉਨਿਧਿਨਾਮੁਨਿਧਾਨੁਹਰਿਮੈਪਲੈਬਧਾਛਿਕਿਜੀਉ ॥੮॥ ਮੈਸੁਖੀਹੂੰਸੁਖੁਪਾਇਆ
॥ ਗੁਰਿਅੰਤਰਿਸਬਦੁਵਸਾਇਆ ॥ ਸਤਿਗੁਰਿਪੁਰਖਿਵਿਖਾਲਿਆਮਸਤਕਿਧਰਿਕੈਹਥੁ
ਜੀਉ ॥੯॥ ਮੈਬਧੀਸਚੁਧਰਮਸਾਲਹੈ ॥ ਗੁਰਸਿਖਾਲਹਦਾਭਾਲਿਕੈ ॥ ਪੈਰਧੋਵਾਪਖਾਫੇਰ
ਦਾਤਿਸੁਨਿਵਿਨਿਵਿਲਗਾਪਾਇਜੀਉ ॥੧੦॥ ਸੁਣਿਗਲਾਗੁਰਪਹਿਆਇਆ ॥ ਨਾਮੁਦਾਨੁ
ਇਸਨਾਨੁਦਿੜਾਇਆ ॥ ਸਭੁਮੁਕਤੁਹੋਆਸੈਸਾਰੜਾਨਾਨਕਸਚੀਬੇੜੀਚਾੜਿਜੀਉ ॥੧੧॥ ਸ
ਭਸ੍ਰਿਸਟਿਸੇਵੇਦਿਨੁਰਾਤਿਜੀਉ ॥ ਦੇਕੰਨੁਸੁਣਹੁਅਰਦਾਸਿਜੀਉ ॥ ਠੋਕਿਵਜਾਇਸਭ
ਡਿਠੀਆਤੁਸਿਆਪੇਲਇਅਨੁਛਡਾਇਜੀਉ ॥੧੨॥ ਹੁਣਿਹੁਕਮੁਹੋਆਮਿਹਰਵਾਣਦਾ ॥
ਪੈਕੋਇਨਕਿਸੈਰਞਾਣਦਾ ॥ ਸਭਸੁਖਾਲੀਵੁਠੀਆਇਹੁਹੋਆਹਲੇਮੀਰਾਜੁਜੀਉ ॥੧੩॥
ਝਿੰਮਿਝਿੰਮਿਅੰਮ੍ਰਿਤੁਵਰਸਦਾ ॥ ਬੋਲਾਇਆਬੋਲੀਖਸਮਦਾ ॥ ਬਹੁਮਾਣੁਕੀਆਤੁਧੁਉ
ਪਰੇਤੂੰਆਪੇਪਾਇਹਿਥਾਇਜੀਉ ॥੧੪॥ ਤੇਰਿਆਭਗਤਾਭੁਖਸਦਤੇਰੀਆ ॥ ਹਰਿਲੋਚਾ
ਪੂਰਨਮੇਰੀਆ ॥ ਦੇਹੁਦਰਸੁਸੁਖਦਾਤਿਆਮੈਗਲਵਿਚਿਲੈਹੁਮਿਲਾਇਜੀਉ ॥੧੫॥ ਤੁ
ਧੁਜੇਵਡੁਅਵਰੁਨਭਾਲਿਆ ॥ ਤੂੰਦੀਪਲੋਆਪਇਆਲਿਆ ॥ ਤੂੰਥਾਨਿਥਨੰਤਰਿਰਵਿ
ਰਹਿਆਨਾਨਕਭਗਤਾਸਚੁਅਧਾਰੁਜੀਉ ॥੧੬॥ ਹਉਗੋਸਾਈਦਾਪਹਿਲਵਾਨੜਾ ॥ ਮੈ
ਗੁਰਮਿਲਿਉਚਦੁਮਾਲੜਾ ॥ ਸਭਹੋਈਛਿੰਝਇਕਠੀਆਦਯੁਬੈਠਾਵੇਖੈਆਪਿਜੀਉ
॥੧੭॥ ਵਾਤਵਜਨਿਟੰਮਕਭੇਰੀਆ ॥ ਮਲਲਥੇਲੈਦੇਫੇਰੀਆ ॥ ਨਿਹਤੇਪੰਜਿਜੁਆਨਮੈ
ਗੁਰਥਾਪੀਦਿਤੀਕੰਡਿਜੀਉ ॥੧੮॥ ਸਭਇਕਠੇਹੋਇਆਇਆ ॥ ਘਰਿਜਾਸਨਿਵਾਟਵ
ਟਾਇਆ ॥ ਗੁਰਮੁਖਿਲਾਹਾਲੈਗਏਮਨਮੁਖਚਲੇਮੂਲੁਗਵਾਇਜੀਉ ॥੧੯॥ ਤੂੰ

ਵਰਨਾਚਿਹਨਾਬਾਹਰਾ ॥ ਹਰਿਦਿਸਹਿਹਾਜਰੁਜਾਹਰਾ ॥ ਸੁਣਿਸੁਣਿਤੁਝੈਧਿਆਇਦੇ
ਤੇਰੇਭਗਤਰਤੇਗੁਣਤਾਸੁਜੀਉ ॥੨੦॥ ਮੈਜੁਗਿਜੁਗਿਦਯੈਸੇਵੜੀ ॥ ਗੁਰਿਕਟੀਮਿਹ
ੜੀਜੇਵੜੀ ॥ ਹਉਬਾਹੁੜਿਛਿੰਝਨਨਚਊਨਾਨਕਅਉਸਰੁਲਧਾਭਾਲਿਜੀਉ ॥੨੧॥
੨॥੨੯॥

ੴ ਸਤਿਗੁਰਪ੍ਰਸਾਦਿ ॥ ਸਿਰੀਰਾਗੁਮਹਲਾ ੧ ਪਹਰੇ ਘਰੁ ੧

ਪਹਿਲੈਪਹਰੈਰੈਣਿਕੈਵਣਜਾਰਿਆਮਿਤ੍ਰਾਹੁਕਮਿਪਇਆਗਰਭਾਸਿ ॥ ਉਰਧਤਪੁਅੰਤਰਿਕਰੇਵ
ਣਜਾਰਿਆਮਿਤ੍ਰਾਖਸਮਸੇਤੀਅਰਦਾਸਿ ॥ ਖਸਮਸੇਤੀਅਰਦਾਸਿਵਖਾਣੈਉਰਧਧਿਆਨਿਲਿ
ਵਲਾਗਾ ॥ ਨਾਮਰਜਾਦੁਆਇਆਕਲਿਭੀਤਰਿਬਾਹੁੜਿਜਾਸੀਨਾਗਾ ॥ ਜੈਸੀਕਲਮਵੁੜੀਹੈ
ਮਸਤਕਿਤੈਸੀਜੀਅੜੇਪਾਸਿ ॥ ਕਹੁਨਾਨਕਪ੍ਰਾਣੀਪਹਿਲੈਪਹਰੈਹੁਕਮਿਪਇਆਗਰਭਾਸਿ ॥੧॥
ਦੂਜੈਪਹਰੈਰੈਣਿਕੈਵਣਜਾਰਿਆਮਿਤ੍ਰਾਵਿਸਰਿਗਇਆਧਿਆਨੁ ॥ ਹਥੋਹਥਿਨਚਾਈਐਵਣ
ਜਾਰਿਆਮਿਤ੍ਰਾਜਿਉਜਸੁਦਾਘਰਿਕਾਨੁ ॥ ਹਥੋਹਥਿਨਚਾਈਐਪ੍ਰਾਣੀਮਾਤਕਹੈਸੁਤੁਮੇਰਾ ॥ ਚੇਤਿਅ
ਚੇਤਮੂੜਮਨਮੇਰੇਅੰਤਿਨਹੀਕਛੁਤੇਰਾ ॥ ਜਿਨਿਰਚਿਰਚਿਆਤਿਸਹਿਨਜਾਣੈਮਨਭੀਤਰਿਧਰਿ
ਗਿਆਨੁ ॥ ਕਹੁਨਾਨਕਪ੍ਰਾਣੀਦੂਜੈਪਹਰੈਵਿਸਰਿਗਇਆਧਿਆਨੁ ॥੨॥ ਤੀਜੈਪਹਰੈਰੈਣਿਕੈਵ
ਣਜਾਰਿਆਮਿਤ੍ਰਾਧਨਜੋਬਨਸਿਉਚਿਤੁ ॥ ਹਰਿਕਾਨਾਮੁਨਚੇਤਹੀਵਣਜਾਰਿਆਮਿਤ੍ਰਾਬਧਾਛੁਟ
ਹਿਜਿਤੁ ॥ ਹਰਿਕਾਨਾਮੁਨਚੇਤੈਪ੍ਰਾਣੀਬਿਕਲੁਭਇਆਸੰਗਿਮਾਇਆ ॥ ਧਨਸਿਉਰਤਾਜੋਬਨਿਮ
ਤਾਅਹਿਲਾਜਨਮੁਗਵਾਇਆ ॥ ਧਰਮਸੇਤੀਵਾਪਾਰੁਨਕੀਤੋਕਰਮੁਨਕੀਤੋਮਿਤੁ ॥ ਕਹੁਨਾਨਕਤੀ
ਜੈਪਹਰੈਪ੍ਰਾਣੀਧਨਜੋਬਨਸਿਉਚਿਤੁ ॥੩॥ ਚਉਥੈਪਹਰੈਰੈਣਿਕੈਵਣਜਾਰਿਆਮਿਤ੍ਰਾਲਾਵੀ
ਆਇਆਖੇਤੁ ॥ ਜਾਜਮਿਪਕੜਿਚਲਾਇਆਵਣਜਾਰਿਆਮਿਤ੍ਰਾਕਿਸੈਨਮਿਲਿਆਭੇਤੁ ॥
ਭੇਤੁਚੇਤੁਹਰਿਕਿਸੈਨਮਿਲਿਓਜਾਜਮਿਪਕੜਿਚਲਾਇਆ ॥ ਝੂਠਾਰੁਦਨੁਹੋਆਦੁੋਆਲੈਖਿਨ
ਮਹਿਭਇਆਪਰਾਇਆ ॥ ਸਾਈਵਸਤੁਪਰਾਪਤਿਹੋਈਜਿਸੁਸਿਉਲਾਇਆਹੇਤੁ ॥ ਕਹੁਨਾ
ਨਕਪ੍ਰਾਣੀਚਉਥੈਪਹਰੈਲਾਵੀਲੁਣਿਆਖੇਤੁ ॥੪॥੧॥ ਸਿਰੀਰਾਗੁਮਹਲਾ ੧
॥ ਪਹਿਲੈਪਹਰੈਰੈਣਿਕੈਵਣਜਾਰਿਆਮਿਤ੍ਰਾਬਾਲਕਬੁਧਿਅਚੇਤੁ ॥ ਖੀਰੁਪੀਐਖੇਲਾਈਐ
ਵਣਜਾਰਿਆਮਿਤ੍ਰਾਮਾਤਪਿਤਾਸੁਤਹੇਤੁ ॥ ਮਾਤਪਿਤਾਸੁਤਨੇਹੁਘਨੇਰਾਮਾਇਆਮੋਹੁਸਬਾਈ ॥

ਸੰਜੋਗੀ ਆਇਆ ਕਿਰਤੁ ਕਮਾਇਆ ਕਰਣੀ ਕਾਰ ਕਰਾਈ ਰਾਮ ਨਾਮ ਬਿਨੁ ਮੁਕਤਿ ਨ ਹੋਈ ਬੂਡੀ ਦੂਜੈ ਹੇਤਿ ਕਹੁ ਨਾਨਕ ਪ੍ਰਾਣੀ ਪਹਿਲੈ ਪਹਰੈ ਛੂਟਹਿਗਾ ਹਰਿ ਚੇਤਿ ॥੧॥ ਦੂਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਭਰਿ ਜੋਬਨਿ ਮੈ ਮਤਿ ਅਹਿਨਿਸਿ ਕਾਮਿ ਵਿਆਪਿਆ ਵਣਜਾਰਿਆ ਮਿਤ੍ਰਾ ਅੰਧੁਲੇ ਨਾਮੁ ਨ ਚਿਤਿ ਰਾਮ ਨਾਮੁ ਘਟ ਅੰਤਰਿ ਨਾਹੀ ਹੋਰਿ ਜਾਣੈ ਰਸ ਕਸ ਮੀਠੇ ਗਿਆਨੁ ਧਿਆਨੁ ਗੁਣ ਸੰਜਮੁ ਨਾਹੀ ਜਨਮਿ ਮਰਹੁਗੇ ਝੂਠੇ ਤੀਰਥ ਵਰਤ ਸੁਚਿ ਸੰਜਮੁ ਨਾਹੀ ਕਰਮੁ ਧਰਮੁ ਨਹੀ ਪੂਜਾ ਨਾਨਕ ਭਾਇ ਭਗਤਿ ਨਿਸਤਾਰਾ ਦੁਬਿਧਾ ਵਿਆਪੈ ਦੂਜਾ ॥੨॥ ਤੀਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਸਰਿ ਹੰਸ ਉਲਥੜੇ ਆਇ ਜੋਬਨੁ ਘਟੈ ਜਰੂਆ ਜਿਣੈ ਵਣਜਾਰਿਆ ਮਿਤ੍ਰਾ ਆਵ ਘਟੈ ਦਿਨੁ ਜਾਇ ਅੰਤਿ ਕਾਲਿ ਪਛੁਤਾਸੀ ਅੰਧੁਲੇ ਜਾ ਜਮਿ ਪਕੜਿ ਚਲਾਇਆ ਸਭੁ ਕਿਛੁ ਅਪੁਨਾ ਕਰਿ ਕਰਿ ਰਾਖਿਆ ਖਿਨ ਮਹਿ ਭਇਆ ਪਰਾਇਆ ਬੁਧਿ ਵਿਸਰਜੀ ਗਈ ਸਿਆਣਪ ਕਰਿ ਅਵਗਣ ਪਛੁਤਾਇ ਕਹੁ ਨਾਨਕ ਪ੍ਰਾਣੀ ਤੀਜੈ ਪਹਰੈ ਪ੍ਰਭੁ ਚੇਤਹੁ ਲਿਵ ਲਾਇ ॥੩॥ ਚਉਥੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਬਿਰਧਿ ਭਇਆ ਤਨੁ ਖੀਣੁ ਅਖੀ ਅੰਧੁ ਨ ਦੀਸਈ ਵਣਜਾਰਿਆ ਮਿਤ੍ਰਾ ਕੰਨੀ ਸੁਣੈ ਨ ਵੈਣ ਅਖੀ ਅੰਧੁ ਜੀਭ ਰਸੁ ਨਾਹੀ ਰਹੇ ਪਰਾਕਉ ਤਾਣਾ ਗੁਣ ਅੰਤਰਿ ਨਾਹੀ ਕਿਉ ਸੁਖੁ ਪਾਵੈ ਮਨਮੁਖ ਆਵਣ ਜਾਣਾ ਖੜੁ ਪਕੀ ਕੁੜਿ ਭਜੈ ਬਿਨਸੈ ਆਇ ਚਲੈ ਕਿਆ ਮਾਣੁ ਕਹੁ ਨਾਨਕ ਪ੍ਰਾਣੀ ਚਉਥੈ ਪਹਰੈ ਗੁਰਮੁਖਿ ਸਬਦੁ ਪਛਾਣੁ ॥੪॥ ਓੜਕੁ ਆਇਆ ਤਿਨ ਸਾਹਿਆ ਵਣਜਾਰਿਆ ਮਿਤ੍ਰਾ ਜਰੁ ਜਰਵਾਣਾ ਕੰਨਿ ਇਕ ਰਤੀ ਗੁਣ ਨ ਸਮਾਣਿਆ ਵਣਜਾਰਿਆ ਮਿਤ੍ਰਾ ਅਵਗਣ ਖੜਸਨਿ ਬੰਨਿ ਗੁਣ ਸੰਜਮਿ ਜਾਵੈ ਚੋਟ ਨ ਖਾਵੈ ਨਾ ਤਿਸੁ ਜੰਮਣੁ ਮਰਣਾ ਕਾਲੁ ਜਾਲੁ ਜਮੁ ਜੋਹਿ ਨ ਸਾਕੈ ਭਾਇ ਭਗਤਿ ਭੈ ਤਰਣਾ ਪਤਿ ਸੇਤੀ ਜਾਵੈ ਸਹਜਿ ਸਮਾਵੈ ਸਗਲੇ ਦੂਖ ਮਿਟਾਵੈ ਕਹੁ ਨਾਨਕ ਪ੍ਰਾਣੀ ਗੁਰਮੁਖਿ ਛੂਟੈ ਸਾਚੇ ਤੇ ਪਤਿ ਪਾਵੈ ॥੫॥੨॥

ਸਿਰੀਰਾਗੁ ਮਹਲਾ ੪

ਪਹਿਲੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਹਰਿ ਪਾਇਆ ਉਦਰ ਮੰਝਾਰਿ ਹਰਿ ਧਿਆਵੈ ਹਰਿ ਉਚਰੈ ਵਣਜਾਰਿਆ ਮਿਤ੍ਰਾ ਹਰਿ ਹਰਿ ਨਾਮੁ ਸਮਾਰਿ ਹਰਿ ਹਰਿ ਨਾਮੁ ਜਪੇ ਆਰਾਧੇ ਵਿਚਿ ਅਗਨੀ ਹਰਿ ਜਪਿ ਜੀਵਿਆ ਬਾਹਰਿ ਜਨਮੁ ਭਇਆ ਮੁਖਿ ਲਾਗਾ ਸਰਸੇ ਪਿਤਾ ਮਾਤ ਥੀਵਿਆ ਜਿਸ ਕੀ ਵਸਤੁ ਤਿਸੁ ਚੇਤਹੁ ਪ੍ਰਾਣੀ ਕਰਿ ਹਿਰਦੈ ਗੁਰਮੁਖਿ ਬੀਚਾਰਿ ਕਹੁ ਨਾਨਕ ਪ੍ਰਾਣੀ ਪਹਿਲੈ ਪਹਰੈ

ਹਰਿ ਜਪੀਐ ਕਿਰਪਾ ਧਾਰਿ ॥੧॥ ਦੂਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਮਨੁ ਲਾਗਾ ਦੂਜੈ ਭਾਇ ਮੇਰਾ ਮੇਰਾ ਕਰਿ ਪਾਲੀਐ ਵਣਜਾਰਿਆ ਮਿਤ੍ਰਾ ਲੇ ਮਾਤ ਪਿਤਾ ਗਲਿ ਲਾਇ ਲਾਵੈ ਮਾਤ ਪਿਤਾ ਸਦਾ ਗਲ ਸੇਤੀ ਮਨਿ ਜਾਣੈ ਖਟਿ ਖਵਾਏ ਜੋ ਦੇਵੈ ਤਿਸੈ ਨ ਜਾਣੈ ਮੂੜਾ ਦਿਤੇ ਨੋ ਲਪਟਾਏ ਕੋਈ ਗੁਰਮੁਖਿ ਹੋਵੈ ਸੁ ਕਰੈ ਵੀਚਾਰੁ ਹਰਿ ਧਿਆਵੈ ਮਨਿ ਲਿਵ ਲਾਇ ਕਹੁ ਨਾਨਕ ਦੂਜੈ ਪਹਰੈ ਪ੍ਰਾਣੀ ਤਿਸੁ ਕਾਲੁ ਨ ਕਬਹੂੰ ਖਾਇ ॥੨॥ ਤੀਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਮਨੁ ਲਗਾ ਆਲਿ ਜੰਜਾਲਿ ਧਨੁ ਚਿਤਵੈ ਧਨੁ ਸੰਚਵੈ ਵਣਜਾਰਿਆ ਮਿਤ੍ਰਾ ਹਰਿ ਨਾਮਾ ਹਰਿ ਨ ਸਮਾਲਿ ਹਰਿ ਨਾਮਾ ਹਰਿ ਹਰਿ ਕਦੇ ਨ ਸਮਾਲੈ ਜਿ ਹੋਵੈ ਅੰਤਿ ਸਖਾਈ ਇਹੁ ਧਨੁ ਸੰਪੈ ਮਾਇਆ ਝੂਠੀ ਅੰਤਿ ਛੋਡਿ ਚਲਿਆ ਪਛੁਤਾਈ ਜਿਸ ਨੋ ਕਿਰਪਾ ਕਰੇ ਗੁਰੁ ਮੇਲੇ ਸੋ ਹਰਿ ਹਰਿ ਨਾਮੁ ਸਮਾਲਿ ਕਹੁ ਨਾਨਕ ਤੀਜੈ ਪਹਰੈ ਪ੍ਰਾਣੀ ਸੇ ਜਾਇ ਮਿਲੇ ਹਰਿ ਨਾਲਿ ॥੩॥ ਚਉਥੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਹਰਿ ਚਲਣ ਵੇਲਾ ਆਦੀ ਕਰਿ ਸੇਵਹੁ ਪੂਰਾ ਸਤਿਗੁਰੂ ਵਣਜਾਰਿਆ ਮਿਤ੍ਰਾ ਸਭ ਚਲੀ ਰੈਣਿ ਵਿਹਾਦੀ ਹਰਿ ਸੇਵਹੁ ਖਿਨੁ ਖਿਨੁ ਢਿਲ ਮੂਲਿ ਨ ਕਰਿਹੁ ਜਿਤੁ ਅਸਥਿਰੁ ਜੁਗੁ ਜੁਗੁ ਹੋਵਹੁ ਹਰਿ ਸੇਤੀ ਸਦ ਮਾਣਹੁ ਰਲੀਆ ਜਨਮ ਮਰਣ ਦੁਖ ਖੋਵਹੁ ਹਰਿ ਸਤਿਗੁਰ ਸੁਆਮੀ ਭੇਦੁ ਨ ਜਾਣਹੁ ਜਿਤੁ ਮਿਲਿ ਹਰਿ ਭਗਤਿ ਸੁਖਾਂਦੀ ਕਹੁ ਨਾਨਕ ਪ੍ਰਾਣੀ ਚਉਥੈ ਪਹਰੈ ਸਫਲਿਓੁ ਰੈਣਿ ਭਗਤਾ ਦੀ ॥੪॥੧॥੩॥

ਸਿਰੀਰਾਗੁ ਮਹਲਾ ੫

ਪਹਿਲੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਧਰਿ ਪਾਇਤਾ ਉਦਰੈ ਮਾਹਿ ਦਸੀ ਮਾਸੀ ਮਾਨਸੁ ਕੀਆ ਵਣਜਾਰਿਆ ਮਿਤ੍ਰਾ ਕਰਿ ਮੁਹਲਤਿ ਕਰਮ ਕਮਾਹਿ ਮੁਹਲਤਿ ਕਰਿ ਦੀਨੀ ਕਰਮ ਕਮਾਣੇ ਜੈਸਾ ਲਿਖਤੁ ਧੁਰਿ ਪਾਇਆ ਮਾਤ ਪਿਤਾ ਭਾਈ ਸੁਤ ਬਨਿਤਾ ਤਿਨ ਭੀਤਰਿ ਪ੍ਰਭੂ ਸੰਜੋਇਆ ਕਰਮ ਸੁਕਰਮ ਕਰਾਏ ਆਪੇ ਇਸੁ ਜੰਤੈ ਵਸਿ ਕਿਛੁ ਨਾਹਿ ਕਹੁ ਨਾਨਕ ਪ੍ਰਾਣੀ ਪਹਿਲੈ ਪਹਰੈ ਧਰਿ ਪਾਇਤਾ ਉਦਰੈ ਮਾਹਿ ॥੧॥ ਦੂਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਭਰਿ ਜੁਆਨੀ ਲਹਰੀ ਦੇਇ ਬੁਰਾ ਭਲਾ ਨ ਪਛਾਣਈ ਵਣਜਾਰਿਆ ਮਿਤ੍ਰਾ ਮਨੁ ਮਤਾ ਅਹੰਮੇਇ ਬੁਰਾ ਭਲਾ ਨ ਪਛਾਣੈ ਪ੍ਰਾਣੀ ਆਗੈ ਪੰਥੁ ਕਰਾਰਾ ਪੂਰਾ ਸਤਿਗੁਰੁ ਕਬਹੂੰ ਨ ਸੇਵਿਆ ਸਿਰਿ ਠਾਢੇ ਜਮ ਜੰਦਾਰਾ ਧਰਮ ਰਾਇ ਜਬ ਪਕਰਸਿ ਬਵਰੇ ਤਬ ਕਿਆ ਜਬਾਬੁ ਕਰੇਇ ਕਹੁ ਨਾਨਕ ਦੂਜੈ ਪਹਰੈ ਪ੍ਰਾਣੀ ਭ

ਵਿਚੋ ਬਨੁ ਲਹਰੀ ਦੇਇ॥੨॥ਤੀਜੈਪਹਰੈਰੈਣਿਕੈਵਣਜਾਰਿਆਮਿਤ੍ਰਾਬਿਖੁਸੰਚੈਅੰਧੁਅਗਿ
ਆਨੁ॥ਪੁਤ੍ਰਿਕਲਤ੍ਰਿਮੋਹਿਲਪਟਿਆਵਣਜਾਰਿਆਮਿਤ੍ਰਾ॥ਅੰਤਰਿਲਹਰਿਲੋਭਾਨੁ॥ਅੰ
ਤਰਿਲਹਰਿਲੋਭਾਨੁਪਰਾਨੀਸੋਪ੍ਰਭੁਚਿਤਿਨਆਵੈ॥ਸਾਧਸੰਗਤਿਸਿਉਸੰਗੁਨਕੀਆਬਹੁਜੋ
ਨੀਦੁਖੁਪਾਵੈ॥ਸਿਰਜਨਹਾਰੁਵਿਸਾਰਿਆਸੁਆਮੀਇਕਨਿਮਖਨਲਗੋਧਿਆਨੁ॥ਕਹੁ
ਨਾਨਕਪ੍ਰਾਣੀਤੀਜੈਪਹਰੈਬਿਖੁਸੰਚੇਅੰਧੁਅਗਿਆਨੁ॥੩॥ਚਉਥੈਪਹਰੈਰੈਣਿਕੈਵਣਜਾ
ਰਿਆਮਿਤ੍ਰਾਦਿਨੁਨੇੜੈਆਇਆਸੋਇ॥ਗੁਰਮੁਖਿਨਾਮੁਸਮਾਲਿਤੂੰਵਣਜਾਰਿਆਮਿਤ੍ਰ
ਤੇਰਾਦਰਗਹਬੇਲੀਹੋਇ॥ਗੁਰਮੁਖਿਨਾਮੁਸਮਾਲਿਪਰਾਣੀਅੰਤੇਹੋਇਸਖਾਈ॥ਇਹੁਮੋ
ਹੁਮਾਇਆਤੇਰੈਸੰਗਿਨਚਾਲੈਝੂਠੀਪ੍ਰੀਤਿਲਗਾਈ॥ਸਗਲੀਰੈਣਿਗੁਦਰੀਅੰਧਿਆ
ਰੀਸੇਵਿਸਤਿਗੁਰੁਚਾਨਣੁਹੋਇ॥ਕਹੁਨਾਨਕਪ੍ਰਾਣੀਚਉਥੈਪਹਰੈਦਿਨੁਨੇੜੈਆਇਆਸੋ
ਇ॥੪॥ਲਿਖਿਆਆਇਆਗੋਵਿੰਦਕਾਵਣਜਾਰਿਆਮਿਤ੍ਰਾਉਠਿਚਲੇਕਮਾਣਾਸਾ
ਥਿ॥ਇਕਰਤੀਬਿਲਮਨਦੇਵਨੀਵਣਜਾਰਿਆਮਿਤ੍ਰਾਓਨੀਤਕੜੇਪਾਏਹਾਥ॥ਲਿਖਿ
ਆਆਇਆਪਕੜਿਚਲਾਇਆਮਨਮੁਖਸਦਾਦੁਹੇਲੇ॥ਜਿਨੀਪੂਰਾਸਤਿਗੁਰੁਸੇਵਿ
ਆਸੇਦਰਗਹਸਦਾਸੁਹੇਲੇ॥ਕਰਮਧਰਤੀਸਰੀਰੁਜੁਗਅੰਤਰਿਜੋਬੋਵੈਸੋਖਾਤਿ॥ਕਹੁਨਾ
ਨਕਭਗਤਸੋਹਹਿਦਰਵਾਰੇਮਨਮੁਖਸਦਾਭਵਾਤਿ॥੫॥੧॥੪॥

ਸਿਰੀਰਾਗੁਮਹਲਾ ੪ ਘਰੁ ੨ ਛੰਤ॥

ੴ ਸਤਿਗੁਰਪ੍ਰਸਾਦਿ॥

ਮੁੰਧਇਆਣੀਪੇਈਅੜੈਕਿਉਕਰਿਹਰਿਦਰਸਨੁਪਿਖੈ॥ਹਰਿਹਰਿਅਪਨੀਕਿਰਪਾਕ
ਰੇਗੁਰਮੁਖਿਸਾਹੁਰੜੈਕੰਮਸਿਖੈ॥ਸਾਹੁਰੜੈਕੰਮਸਿਖੈਗੁਰਮੁਖਿਹਰਿਹਰਿਸਦਾਧਿਆਏ॥
ਸਹੀਆਵਿਚਿਫਿਰੈਸੁਹੇਲੀਹਰਿਦਰਗਹਬਾਹਲੁਡਾਏ॥ਲੇਖਾਧਰਮਰਾਇਕੀਬਾਕੀ
ਜਪਿਹਰਿਹਰਿਨਾਮੁਕਿਰਖੈ॥ਮੁੰਧਇਆਣੀਪੇਈਅੜੈਗੁਰਮੁਖਿਹਰਿਦਰਸਨੁਦਿਖੈ॥੧॥
ਵੀਆਹੁਹੋਆਮੇਰੇਬਾਬੁਲਾਗੁਰਮੁਖੇਹਰਿਪਾਇਆ॥ਅਗਿਆਨੁਅੰਧੇਰਾਕਟਿ
ਆਗੁਰਗਿਆਨੁਪ੍ਰਚੰਡੁਬਲਾਇਆ॥ਬਲਿਆਗੁਰਗਿਆਨੁਅੰਧੇਰਾਬਿਨਸਿਆ
ਹਰਿਰਤਨੁਪਦਾਰਥੁਲਾਧਾ॥ਹਉਮੈਰੋਗੁਗਇਆਦੁਖੁਲਾਥਾਆਪੁਆਪੈਗੁਰਮਤਿਖ

ਧਾ॥ਅਕਾਲਮੂਰਤਿਵਰੁਪਾਇਆਅਬਿਨਾਸੀਨਾਕਦੇਮਰੈਨਜਾਇਆ॥ਵੀਆਹੁਹੋ
ਆਮੇਰੇਬਾਬੋਲਾਗੁਰਮੁਖੇਹਰਿਪਾਇਆ॥੨॥ਹਰਿਸਤਿਸਤੇਮੇਰੇਬਾਬੁਲਾਹਰਿ
ਜਨਮਿਲਿਜੰਞਸੁਹੰਦੀ॥ਪੇਵਕੜੈਹਰਿਜਪਿਸੁਹੇਲੀਵਿਚਿਸਾਹੁਰੜੈਖਰੀਸੋਹੰਦੀ॥ਸਾਹੁਰੜੈਵਿ
ਚਿਖਰੀਸੋਹੰਦੀਜਿਨਿਪੇਵਕੜੈਨਾਮੁਸਮਾਲਿਆ॥ਸਭੁਸਫਲਿਓਜਨਮੁਤਿਨਾਦਾਗੁਰਮੁਖਿਜਿ
ਨਾਮਨੁਜਿਣਿਪਾਸਾਢਾਲਿਆ॥ਹਰਿਸੰਤਜਨਾਮਿਲਿਕਾਰਜੁਸੋਹਿਆਵਰੁਪਾਇਆਪੁਰਖੁ
ਅਨੰਦੀ॥ਹਰਿਸਤਿਸਤਿਮੇਰੇਬਾਬੋਲਾਹਰਿਜਨਾਮਿਲਿਜੰਞਸੋਹੰਦੀ॥੩॥ਹਰਿਪ੍ਰਭੁਮੇਰੇਬਾਬੁ
ਲਾਹਰਿਦੇਵਹੁਦਾਨੁਮੈਦਾਜੋ॥ਹਰਿਕਪੜੋਹਰਿਸੋਭਾਦੇਵਹੁਜਿਤੁਸਵਰੈਮੇਰਾਕਾਜੋ॥ਹਰਿਹਰਿ
ਭਗਤੀਕਾਜੁਸੁਹੇਲਾਗੁਰਿਸਤਿਗੁਰਿਦਾਨੁਦਿਵਾਇਆ॥ਖੰਡਿਵਰਭੰਡਿਹਰਿਸੋਭਾਹੋਈਇਹੁ
ਦਾਨੁਨਰਲੈਰਲਾਇਆ॥ਹੋਰਿਮਨਮੁਖਦਾਜੁਜਿਰਖਿਦਿਖਾਲਹਿਸੁਕੂੜੁਅਹੰਕਾਰੁਕਚੁਪਾਜੋ॥
ਹਰਿਪ੍ਰਭਮੇਰੇਬਾਬੁਲਾਹਰਿਦੇਵਹੁਦਾਨੁਮੈਦਾਜੋ॥੪॥ਹਰਿਰਾਮਰਾਮਮੇਰੇਬਾਬੋਲਾਪਿਰਮਿਲਿ
ਧਨਵੇਲਵਧੰਦੀ॥ਹਰਿਜੁਗਹਜੁਗੇਜੁਗਜੁਗਹਜੁਗੇਸਦਪੀੜੀਗੁਰੂਚਲੰਦੀ॥ਜੁਗਿਜੁਗਿ
ਪੀੜੀਚਲੈਸਤਿਗੁਰਕੀਜਿਨੀਗੁਰਮੁਖਿਨਾਮੁਧਿਆਇਆ॥ਹਰਿਪੁਰਖੁਨਕਬਹੀਬਿਨਸੈਜਾ
ਵੈਨਿਤਦੇਵੈਚੜੈਸਵਾਇਆ॥ਨਾਨਕਸੰਤਸੰਤਹਰਿਏਕੋਜਪਿਹਰਿਹਰਿਨਾਮੁਸੋਹੰਦੀ॥ਹਰਿਰਾ
ਮਰਾਮਮੇਰੇਬਾਬੁਲਾਪਿਰਮਿਲਿਧਨਵੇਲਵਧੰਦੀ॥੫॥੧॥

ਸਿਰੀਰਾਗੁਮਹਲਾ ੫ ਛੰਤ

ੴ ਸਤਿਗੁਰਪ੍ਰਸਾਦਿ॥

ਮਨਪਿਆਰਿਆਜੀਉਮਿਤ੍ਰਾਗੋਬਿੰਦਨਾਮੁਸਮਾਲੇ॥ਮਨਪਿਆਰਿਆਜੀਮਿਤ੍ਰਾਹਰਿਨਿਬਹੈਤੇ
ਰੈਨਾਲੇ॥ਸੰਗਿਸਹਾਈਹਰਿਨਾਮੁਧਿਆਈਬਿਰਥਾਕੋਇਨਜਾਏ॥ਮਨਚਿੰਦੇਸੇਈਫਲਪਾਵਹਿ
ਚਰਣਕਮਲਚਿਤੁਲਾਏ॥ਜਲਿਥਲਿਪੂਰਿਰਹਿਆਬਨਵਾਰੀਘਟਿਘਟਿਨਦਰਿਨਿਹਾਲੇ
॥ਨਾਨਕੁਸਿਖਦੇਇਮਨਪ੍ਰੀਤਮਸਾਧਸੰਗਿਭ੍ਰਮੁਜਾਲੇ॥੧॥ਮਨਪਿਆਰਿਆਜੀਮਿਤ੍ਰਾਹਰਿਬਿ
ਨੁਝੂਠੁਪਸਾਰੇ॥ਮਨਪਿਆਰਿਆਜੀਉਮਿਤ੍ਰਾਬਿਖੁਸਾਗਰੁਸੰਸਾਰੇ॥ਚਰਨਕਮਲਕਰਿਬੋਹਿਥੁ
ਕਰਤੇਸਹਸਾਦੂਖੁਨਬਿਆਪੈ॥ਗੁਰੁਪੂਰਾਭੇਟੈਵਡਭਾਗੀਆਠਪਹਰਪ੍ਰਭੁਜਾਪੈ॥ਆਦਿਜੁਗਾਦੀ
ਸੇਵਕਸੁਆਮੀਭਗਤਾਨਾਮੁਅਧਾਰੇ॥ਨਾਨਕੁਸਿਖਦੇਇਮਨਪ੍ਰੀਤਮਬਿਨੁਹਰਿਝੂਠਪਸਾਰੇ॥੨॥ਮ
ਨਪਿਆਰਿਆਜੀਉਮਿਤ੍ਰਾਹਰਿਲਦੇਖੇਪਸਵਲੀ॥ਮਨਪਿਆਰਿਆਜੀਉਮਿਤ੍ਰਾਹਰਿਦਰੁਨਿਹਚ

ਲੁਮਣੀਪਹਰਿਦਰਗਹਸੇਵੇਅਲਖਅਭੇਵੇਨਿਹਚਲੁਆਸਣੁਪਾਇਆ॥ਤਹਜਨਮਨਮਰਣੁਨਆ
ਵਣਜਾਵਣਸੰਸਾਦੂਖੁਮਿਟਾਇਆ॥ਚਿਤ੍ਰਗੁਪਤਕਾਕਾਗਦੁਫਾਰਿਆਜਮਦੂਤਾਕਛੂਨਚਲੀਆ
ਨਕੁਸਿਖਦੇਇਮਨਪ੍ਰੀਤਮਹਰਿਲਦੇਖੇਪਸਵਲੀ॥੩॥ਮਨਪਿਆਰਿਆਜੀਉਮਿਤ੍ਰਾਕਰਿਸੰ
ਤਾਸੰਗਿਨਿਵਾਸੋ॥ਮਨਪਿਆਰਿਆਜੀਉਮਿਤ੍ਰਾਹਰਿਨਾਮੁਜਪਤਪਰਗਾਸੋ॥ਸਿਮਰਿਸੁਆਮੀਸੁਖ
ਹਗਾਮੀਇਛਸਗਲੀਪੁੰਨੀਆ॥ਪੂਰਬੇਕਮਾਏਸ੍ਰੀਰੰਗਪਾਏਹਰਿਮਿਲੇਚਿਰੀਵਿਛੁੰਨਿਆ॥ਅੰਤ
ਰਿਬਾਹਰਿਸਰਬਤਿਰਵਿਆਮਨਿਉਪਜਿਆਬਿਸੁਆਸੋ॥ਨਾਨਕੁਸਿਖਦੇਇਮਨਪ੍ਰੀਤਮਕਰਿ
ਸੰਤਾਸੰਗਿਨਿਵਾਸੋ॥੪॥ਮਨਪਿਆਰਿਆਜੀਉਮਿਤ੍ਰਾਹਰਿਪ੍ਰੇਮਭਗਤਿਮਨੁਲੀਨਾ॥ਮਨਪਿਆ
ਰਿਆਜੀਉਮਿਤ੍ਰਾਹਰਿਜਲਮਿਲਿਜੀਵੇਮੀਨਾ॥ਹਰਿਪੀਆਘਾਨੇਅੰਮ੍ਰਿਤਬਾਨੇਸ੍ਰਬਸੁਖਾ
ਨਵੁਠੇ॥ਸ੍ਰੀਧਰਪਾਏਮੰਗਲਗਾਏਇਛਪੁੰਨੀਸਤਿਗੁਰਤੁਠੇ॥ਲੜਿਲੀਨੇਲਾਏਨਉਨਿਧਿ
ਪਾਏਨਾਉਸਰਬਸੁਠਾਕੁਰਿਦੀਨਾ॥ਨਾਨਕਸਿਖਸੰਤਸਮਝਾਈਹਰਿਪ੍ਰੇਮਭਗਤਿਮਨੁਲੀਨਾ॥
੫॥੧॥੨॥

ਸਿਰੀਰਾਗਕੇਛੰਤਮਹਲਾ੫ ੧ੴਸਤਿਗੁਰਪ੍ਰਸਾਦਿ॥ ਡਖਣਾ॥

ਹਠਮਝਾਹੂਮਾਪਿਰੀਪਸੇਕਿਉਦੀਦਾਰ॥ਸੰਤਸਰਣਾਈਲਭਣੇਨਾਨਕਪ੍ਰਾਣਅਧਾਰ॥੧॥ਛੰਤੁ
॥ਚਰਣਕਮਲਸਿਉਪ੍ਰੀਤਿਰੀਤਿਸੰਤਨਮਨਿਆਵਏਜੀਉ॥ਦੁਤੀਆਭਾਉਬਿਪਰੀਤਿਅਨੀ
ਤਿਦਾਸਾਨਹਭਾਵਏਜੀਉ॥ਦਾਸਾਨਹਭਾਵਏਬਿਨੁਦਰਸਾਵਏਇਕਖਿਨੁਧੀਰਜੁਕਿਉਕਰੈ॥
ਨਾਮਬਿਹੂਨਾਤਨੁਮਨੁਹੀਨਾਜਲਬਿਨੁਮਛੁਲੀਜਿਉਮਰੈ॥ਮਿਲੁਮੇਰੇਪਿਆਰੇਪ੍ਰਾਨਅਧਾਰੇਗੁ
ਣਸਾਧਸੰਗਿਮਿਲਿਗਾਵਏ॥ਨਾਨਕਕੇਸੁਆਮੀਧਾਰਿਅਨੁਗ੍ਰਹੁਮਨਿਤਨਿਅੰਕਿਸਮਾਵਏ॥੧
॥ਡਖਣਾ॥ ॥ਸੋਹੰਦੜੋਹਭਠਾਇਕੋਇਨਦਿਸੈਡੂਜੜੋ॥ਖੁਲ੍ਹੜੇਕਪਾਟਨਾਨਕਸਤਿਗੁਰ
ਭੇਟਤੇ॥੧॥ਛੰਤੁ॥ਤੇਰੇਬਚਨਅਨੂਪਅਪਾਰਸੰਤਨਆਧਾਰਬਾਣੀਬੀਚਾਰੀਐਜੀਉ॥ਸਿ
ਮਰਤਸਾਸਗਿਰਾਸਪੂਰਨਬਿਸੁਆਸਕਿਉਮਨਹੁਬਿਸਾਰੀਐਜੀਉ॥ਕਿਉਮਨਹੁਬਿਸਾਰੀ
ਐਨਿਮਖਨਹੀਟਾਰੀਐਗੁਣਵੰਤਪ੍ਰਾਨਹਮਾਰੇ॥ਮਨਬਾਂਛਤਫਲਦੇਤਹੈਸੁਆਮੀਜੀਅਕੀ
ਬਿਰਥਾਸਾਰੇ॥ਅਨਾਥਕੇਨਾਥੇਸ੍ਰਬਕੈਸਾਥੇਜਪਿਜੂਐਜਨਮੁਨਹਾਰੀਐ॥ਨਾਨਕਕੀਬੇਨੰਤੀ
ਪ੍ਰਭਪਹਿਕ੍ਰਿਪਾਕਰਿਭਵਜਲੁਤਾਰੀਐ॥੨॥ਡਖਣਾ॥ ॥ਧੂੜੀਮਜਨੁਸਾਧਖੇਸਾਈਥੀ

ਏਕ੍ਰਿਪਾਲ॥ਲਧੇਹਭੇਥੋਕੜੇਨਾਨਕਹਰਿਧਨੁਮਾਲ॥੧॥ਛੰਤੁ॥ਸੁੰਦਰਸੁਆਮੀਧਾਮਭਗਤ ੪੧
ਹਬਿਸ੍ਰਾਮ॥ਆਸਾਲਗਿਜੀਵਤੇਜੀਉ॥ਮਨਿਤਨੇਗਲਤੁਨਸਿਮਰਤਪ੍ਰਭਨਾਮਹਰਿਅੰਮ੍ਰਿਤੁਪੀ
ਵਤੇਜੀਉ॥ਅੰਮ੍ਰਿਤੁਹਰਿਪੀਵਤੇਸਦਾਥਿਰੁਥੀਵਤੇਬਿਖੈਬਨੁਫੀਕਾਜਾਨਿਆ॥ਭਏਕਿਰਪ
ਲਗੋਪਾਲਪ੍ਰਭਮੇਰੇਸਾਧਸੰਗਤਿਨਿਧਿਮਾਨਿਆ॥ਸਰਬਸੋਸੁਖਆਨੰਦਘਨਪਿਆਰੇਹਰਿ
ਰਤੁਮਨਅੰਤਰਿਸੀਵਤੇ॥ਇਕੁਤਿਲੁਨਹੀਵਿਸਰੈਪ੍ਰਾਨਆਧਾਰਜਪਿਜਪਿਨਾਨਕਜੀਵਤੇ॥੩
॥ਡਖਣਾ॥ਜੋਤਉਕੀਨੇਆਪਣੇਤਿਨਾਕੂੰਮਿਲਿਓਹਿ॥ਆਪੇਹੀਆਪਿਮੋਹਿਓਸੁਜਸੁਨਾਨ
ਕਆਪਿਸੁਣਿਓਹਿ॥੧॥ਛੰਤੁ॥ ॥ਪ੍ਰੇਮਠਗਉਰੀਪਾਇਰੀਝਾਇਗੋਬਿੰਦਮਨੁਮੋਹਿ
ਆਜੀਉ॥ਸੰਤਨਕੈਪਰਸਾਦਿਅਗਾਧਿਕੰਠੇਲਗਿਸੋਹਿਆਜੀਉ॥ਹਰਿਕੰਠਿਲਗਿਸੋਹਿ
ਆਦੋਖਸਭਿਜੋਹਿਆਭਗਤਿਲਖ੍ਹਣਕਰਿਵਸਿਭਏ॥ਮਨਿਸਰਬਸੁਖਵੁਠੇਗੋਵਿਦਤੁਠੇ
ਜਨਮਮਰਣਾਸਭਿਮਿਟਿਗਏ॥ਸਖੀਮੰਗਲੋਗਾਇਆਇਛਪੁਜਾਇਆਬਹੁੜਿਨਮਾਇ
ਆਹੋਹਿਆ॥ਕਰੁਗਹਿਲੀਨੇਨਾਨਕਪ੍ਰਭਪਿਆਰੇਸੰਸਾਰੁਸਾਗਰੁਨਹੀਪੋਹਿਆ॥੪॥ਡਖਣ
॥ਸਾਈਨਾਮੁਅਮੋਲੁਕੀਮਨਕੋਈਜਾਣਦੋ॥ਜਿਨਾਭਾਗਮਥਾਹਿਸੇਨਾਨਕਹਰਿਰੰਗੁਮਾਣਦੋ॥
੧॥ਛੰਤੁ॥ ॥ਕਹਤੇਪਵਿਤ੍ਰਸੁਣਤੇਸਭਿਧੰਨੁਲਿਖਤੀਕੁਲੁਤਾਰਿਆਜੀਉ॥ਜਿਨਕਉ
ਸਾਧੂਸੰਗੁਨਾਮਹਰਿਰੰਗੁਤਿਨੀਬ੍ਰਹਮੁਬੀਚਾਰਿਆਜੀਉ॥ਬ੍ਰਹਮੁਬੀਚਾਰਿਆਜਨਮੁਸਵਾ
ਰਿਆਪੂਰਨਕਿਰਪਾਪ੍ਰਭਿਕਰੀ॥ਕਰੁਗਹਿਲੀਨੇਹਰਿਜਸੋਦੀਨੇਜੋਨਿਨਾਧਾਵੈਨਹਮਰੀ॥ਸਤਿ
ਗੁਰਦਇਆਲਕਿਰਪਾਲਭੇਟਤਹਰੇਕਾਮੁਕ੍ਰੋਧੁਲੋਭੁਮਾਰਿਆ॥ਕਥਨੁਨਜਾਇਅਕਥੁਸੁਆ
ਮੀਸਦਕੈਜਾਇਨਾਨਕੁਵਾਰਿਆ॥੫॥੨॥੩॥

ਸਿਰੀਰਾਗੁਮਹਲਾ੪ ਵਣਜਾਰਾ॥ ੧ੴਸਤਿਨਾਮੁਗੁਰਪ੍ਰਸਾਦਿ॥

ਹਰਿਹਰਿਉਤਮੁਨਾਮੁਹੈਜਿਨਿਸਿਰਿਆਸਭੁਕੋਇਜੀਉ॥ਹਰਿਜੀਅਸਭੇਪ੍ਰਤਿਪਾਲਦਾਘ
ਟਿਘਟਿਰਮਈਆਸੋਇ॥ਸੋਹਰਿਸਦਾਧਿਆਈਐਤਿਸੁਬਿਨੁਅਵਰੁਨਕੋਇ॥ਜੋਮੋਹਿਮਾ
ਇਆਚਿਤੁਲਾਇਦੇਸੋਛੋਡਿਚਲੇਦੁਖੁਰੋਇ॥ਜਨਨਾਨਕਨਾਮੁਧਿਆਇਆਹਰਿਅੰਤਿਸਖਾ
ਈਹੋਇ॥੧॥ਮੈਹਰਿਬਿਨੁਅਵਰੁਨਕੋਇ॥ਹਰਿਗੁਰਸਰਣਾਈਪਾਈਐਵਣਜਾਰਿਆਮਿ
ਤ੍ਰਵਡਭਾਗਿਪਰਾਪਤਿਹੋਇ॥੧॥ਰਹਾਉ॥ਸੰਤਜਨਾਵਿਣੁਭਾਈਆਹਰਿਕਿਨੈਨਪਾਇਆ

ਨਾਉ ॥ ਵਿਚਿ ਹਉਮੈ ਕਰਮ ਕਮਾਵਦੇ ਜਿਉ ਵੇਸੁਆ ਪੁਤੁ ਨਿਨਾਉ ॥ ਪਿਤਾ ਜਾਤਿ ਤਾ ਹੋਈਐ
ਗੁਰੁ ਤੁਠਾ ਕਰੇ ਪਸਾਉ ॥ ਵਡਭਾਗੀ ਗੁਰੁ ਪਾਇਆ ਹਰਿ ਅਹਿਨਿਸਿ ਲਗਾ ਭਾਉ ॥ ਜਨ ਨਾਨ
ਕਿ ਬ੍ਰਹਮੁ ਪਛਾਣਿਆ ਹਰਿ ਕੀਰਤਿ ਕਰਮ ਕਮਾਉ ॥੨॥ ਮਨਿ ਹਰਿ ਹਰਿ ਲਗਾ ਚਾਉ ॥ ਗੁਰਿ
ਪੂਰੈ ਨਾਮੁ ਦ੍ਰਿੜਾਇਆ ਹਰਿ ਮਿਲਿਆ ਹਰਿ ਪ੍ਰਭ ਨਾਉ ॥੧॥ ਰਹਾਉ ॥ ਜਬ ਲਗੁ ਜੋਬਨਿ
ਸਾਸੁ ਹੈ ਤਬ ਲਗੁ ਨਾਮੁ ਧਿਆਇ ॥ ਚਲਦਿਆ ਨਾਲਿ ਹਰਿ ਚਲਸੀ ਹਰਿ ਅੰਤੇ ਲਏ ਛਡਾ
ਇ ॥ ਹਉ ਬਲਿਹਾਰੀ ਤਿਨ ਕਉ ਜਿਨ ਹਰਿ ਮਨਿ ਵੁਠਾ ਆਇ ॥ ਜਿਨੀ ਹਰਿ ਹਰਿ ਨਾਮੁ ਨ ਚੇ
ਤਿਓ ਸੇ ਅੰਤਿ ਗਏ ਪਛੁਤਾਇ ॥ ਧੁਰਿ ਮਸਤਕਿ ਹਰਿ ਪ੍ਰਭਿ ਲਿਖਿਆ ਜਨ ਨਾਨਕ ਨਾਮੁ ਧਿ
ਆਇ ॥੩॥ ਮਨ ਹਰਿ ਹਰਿ ਪ੍ਰੀਤਿ ਲਗਾਇ ॥ ਵਡਭਾਗੀ ਗੁਰੁ ਪਾਇਆ ਗੁਰ ਸਬਦੀ ਪਾਰਿ
ਲਘਾਇ ॥੧॥ ਰਹਾਉ ॥ ਹਰਿ ਆਪੇ ਆਪੁ ਉਪਾਇਦਾ ਹਰਿ ਆਪੇ ਦੇਵੈ ਲੇਇ ॥ ਹਰਿ ਆਪੇ
ਭਰਮਿ ਭੁਲਾਇਦਾ ਹਰਿ ਆਪੇ ਹੀ ਮਤਿ ਦੇਇ ॥ ਗੁਰਮੁਖਾ ਮਨਿ ਪਰਗਾਸੁ ਹੈ ਸੇ ਵਿਰਲੇ ਕੇਈ
ਕੇਇ ॥ ਹਉ ਬਲਿਹਾਰੀ ਤਿਨ ਕਉ ਜਿਨ ਹਰਿ ਪਾਇਆ ਗੁਰਮਤੇ ॥ ਜਨ ਨਾਨਕਿ ਕਮਲੁ ਪਰਗਾ
ਸਿਆ ਮਨਿ ਹਰਿ ਹਰਿ ਵੁਠੜਾ ਹੇ ॥੪॥ ਮਨਿ ਹਰਿ ਹਰਿ ਜਪਨੁ ਕਰੇ ॥ ਹਰਿ ਗੁਰ ਸਰਣਾਈ ਭ
ਜਿ ਪਉ ਜਿੰਦੂ ਸਭ ਕਿਲਵਿਖ ਦੁਖ ਪਰਹਰੇ ॥੧॥ ਰਹਾਉ ॥ ਘਟਿ ਘਟਿ ਰਮਈਆ ਮਨਿ
ਵਸੈ ਕਿਉ ਪਾਈਐ ਕਿਤੁ ਭਤਿ ॥ ਗੁਰੁ ਪੂਰਾ ਸਤਿਗੁਰੁ ਭੇਟੀਐ ਹਰਿ ਆਇ ਵਸੈ ਮਨਿ ਚਿਤਿ ॥
ਮੈ ਧਰ ਨਾਮੁ ਅਧਾਰੁ ਹੈ ਹਰਿ ਨਾਮੈ ਤੇ ਗਤਿ ਮਤਿ ॥ ਮੈ ਹਰਿ ਹਰਿ ਨਾਮੁ ਵਿਸਾਹੁ ਹੈ ਹਰਿ ਨਾਮੇ ਹੀ ਜ
ਤਿ ਪਤਿ ॥ ਜਨ ਨਾਨਕ ਨਾਮੁ ਧਿਆਇਆ ਰੰਗਿ ਰਤੜਾ ਹਰਿ ਰੰਗਿ ਰਤਿ ॥੫॥ ਹਰਿ ਧਿਆਵ
ਹੁ ਹਰਿ ਪ੍ਰਭੁ ਸਤਿ ॥ ਗੁਰ ਬਚਨੀ ਹਰਿ ਪ੍ਰਭੁ ਜਾਣਿਆ ਸਭ ਹਰਿ ਪ੍ਰਭੁ ਤੇ ਉਤਪਤਿ ॥੧॥ ਰਹਾਉ
॥ ਜਿਨ ਕਉ ਪੂਰਬਿ ਲਿਖਿਆ ਸੇ ਆਇ ਮਿਲੇ ਗੁਰ ਪਾਸਿ ॥ ਸੇਵਕ ਭਾਇ ਵਣਜਾਰਿਆ ਮਿ
ਤ੍ਰਾ ਗੁਰੁ ਹਰਿ ਹਰਿ ਨਾਮੁ ਪਰਗਾਸਿ ॥ ਧਨੁ ਧਨੁ ਵਣਜੁ ਵਪਾਰੀਆ ਜਿਨ ਵਖਰੁ ਲਦਿਅੜਾ
ਹਰਿ ਰਾਸਿ ॥ ਗੁਰਮੁਖਾ ਦਰਿ ਮੁਖ ਉਜਲੇ ਸੇ ਆਇ ਮਿਲੇ ਹਰਿ ਪਾਸਿ ॥ ਜਨ ਨਾਨਕ ਗੁਰੁ ਤਿ
ਨ ਪਾਇਆ ਜਿਨਾ ਆਪਿ ਤੁਠਾ ਗੁਣਤਾਸਿ ॥੬॥ ਹਰਿ ਧਿਆਵਹੁ ਸਾਸਿ ਗਿਰਾਸਿ ॥ ਮਨਿ ਪ੍ਰੀ
ਤਿ ਲਗੀ ਤਿਨ ਗੁਰਮੁਖਾ ਹਰਿ ਨਾਮੁ ਜਿਨਾ ਰਹਰਾਸਿ ॥੧॥ ਰਹਾਉ ॥੧॥

੧ਓ ਸਤਿਗੁਰ ਪ੍ਰਸਾਦਿ ॥ ਸਿਰੀਰਾਗ ਕੀ ਵਾਰ ਸਲੋਕਾ ਨਾਲਿ ਮਹਲਾ ੪

ਸਲੋਕ ਮਃ ੩ ॥ ਰਾਗਾ ਵਿਚਿ ਸ੍ਰੀਰਾਗੁ ਹੈ ਜੇ ਸਚਿ ਧਰੇ ਪਿਆਰੁ ॥ ਸਦਾ ਹਰਿ ਸਚੁ ਮ
ਨਿ ਵਸੈ ਨਿਹਚਲ ਮਤਿ ਅਪਾਰੁ ॥ ਰਤਨੁ ਅਮੋਲੁ ਪਾਇਆ ਗੁਰ ਕਾ ਸਬਦੁ ਬੀਚਾਰੁ ॥ ਜਿ
ਹਵਾ ਸਚੀ ਮਨੁ ਸਚਾ ਸਚਾ ਸਰੀਰ ਅਕਾਰੁ ॥ ਨਾਨਕ ਸਚੈ ਸਤਿਗੁਰਿ ਸੇਵਿਐ ਸਦਾ ਸਚੁ ਵਾਪਾ
ਰੁ ॥੧॥ ਮਃ ੩ ॥ ਹੋਰੁ ਬਿਰਹਾ ਸਭ ਧਾਤੁ ਹੈ ਜਬ ਲਗੁ ਸਾਹਿਬ ਪ੍ਰੀਤਿ ਨ ਹੋਇ ॥ ਇਹੁ ਮਨੁ
ਮਾਇਆ ਮੋਹਿਆ ਵੇਖਣੁ ਸੁਨਣੁ ਨ ਹੋਇ ॥ ਸਹ ਦੇਖੇ ਬਿਨੁ ਪ੍ਰੀਤਿ ਨ ਊਪਜੈ ਅੰਧਾ ਕਿਆ ਕ
ਰੇਇ ॥ ਨਾਨਕ ਜਿਨਿ ਅਖੀ ਲੀਤੀਆ ਸੋਈ ਸਚਾ ਦੇਇ ॥੨॥ ਪਉੜੀ ॥ ਹਰਿ ਇ
ਕੋ ਕਰਤਾ ਇਕੁ ਇਕੋ ਦੀਬਾਣੁ ਹਰਿ ॥ ਹਰਿ ਇਕਸੈ ਦਾ ਹੈ ਅਮਰੁ ਇਕੋ ਹਰਿ ਚਿਤਿ ਧਰਿ ॥ ਹ
ਰਿ ਤਿਸੁ ਬਿਨੁ ਕੋਈ ਨਾਹਿ ਡਰੁ ਭ੍ਰਮੁ ਭਉ ਦੂਰਿ ਕਰਿ ॥ ਹਰਿ ਤਿਸੈ ਨੋ ਸਾਲਾਹਿ ਜਿ ਤੁਧੁ ਰਖੈ ਬ
ਾਹਰਿ ਘਰਿ ॥ ਹਰਿ ਜਿਸ ਨੋ ਹੋਇ ਦਇਆਲੁ ਸੋ ਹਰਿ ਜਪਿ ਭਉ ਬਿਖਮੁ ਤਰਿ ॥੧॥ ਸਲੋਕ
ਮਃ ੧ ॥ ਦਾਤੀ ਸਾਹਿਬ ਸੰਦੀਆ ਕਿਆ ਚਲੈ ਤਿਸੁ ਨਾਲਿ ॥ ਇਕ ਜਾਗੰਦੇ ਨਾ ਲਹ
ਨਿ ਇਕਨਾ ਸੁਤਿਆ ਦੇਇ ਉਠਾਲਿ ॥੧॥ ਮਃ ੧ ॥ ਸਿਦਕੁ ਸਬੂਰੀ ਸਾਦਿਕਾ ਸਬਰੁ ਤੋਸਾ ਮ
ਲਾਇਕਾਂ ॥ ਦੀਦਾਰੁ ਪੂਰੇ ਪਾਇਸਾ ਥਾਉ ਨਾਹੀ ਖਾਇਕਾ ॥੨॥ ਪਉੜੀ ॥ ਸਭ ਆਪੇ
ਤੁਧੁ ਉਪਾਇ ਕੈ ਆਪਿ ਕਾਰੈ ਲਾਈ ॥ ਤੂੰ ਆਪੇ ਵੇਖਿ ਵਿਗਸਦਾ ਆਪਣੀ ਵਡਿਆਈ ॥ ਹ
ਰਿ ਤੁਧਹੁ ਬਾਹਰਿ ਕਿਛੁ ਨਾਹੀ ਤੂੰ ਸਚਾ ਸਾਂਈ ॥ ਤੂੰ ਆਪੇ ਆਪਿ ਵਰਤਦਾ ਸਭਨੀ ਹੀ ਥਾਈ ॥
ਹਰਿ ਤਿਸੈ ਧਿਆਵਹੁ ਸੰਤ ਜਨਹੁ ਜੋ ਲਏ ਛਡਾਈ ॥੨॥ ਸਲੋਕ ਮਃ ੧ ॥ ਫਕੜ
ਜਾਤੀ ਫਕੜੁ ਨਾਉ ॥ ਸਭਨਾ ਜੀਆ ਇਕਾ ਛਾਉ ॥ ਆਪਹੁ ਜੇ ਕੋ ਭਲਾ ਕਹਾਏ ॥ ਨਾਨਕ ਤਾ
ਪਰੁ ਜਾਪੈ ਜਾ ਪਤਿ ਲੇਖੈ ਪਾਏ ॥੧॥ ਮਃ ੨ ॥ ਜਿਸੁ ਪਿਆਰੇ ਸਿਉ ਨੇਹੁ ਤਿਸੁ ਆਗੈ ਮ
ਰਿ ਚਲੀਐ ॥ ਧ੍ਰਿਗੁ ਜੀਵਣੁ ਸੰਸਾਰਿ ਤਾ ਕੈ ਪਾਛੈ ਜੀਵਣਾ ॥੨॥ ਪਉੜੀ ॥ ਤੁਧੁ ਆ
ਪੇ ਧਰਤੀ ਸਾਜੀਐ ਚੰਦੁ ਸੂਰਜੁ ਦੁਇ ਦੀਵੇ ॥ ਦਸ ਚਾਰਿ ਹਟ ਤੁਧੁ ਸਾਜਿਆ ਵਾਪਾਰੁ ਕਰੀਵੇ
॥ ਇਕਨਾ ਨੋ ਹਰਿ ਲਾਭੁ ਦੇਇ ਜੋ ਗੁਰਮੁਖਿ ਥੀਵੇ ॥ ਤਿਨ ਜਮਕਾਲੁ ਨ ਵਿਆਪਈ ਜਿਨ ਸਚੁ
ਅੰਮ੍ਰਿਤੁ ਪੀਵੇ ॥ ਓਇ ਆਪਿ ਛੁਟੇ ਪਰਵਾਰ ਸਿਉ ਤਿਨ ਪਿਛੈ ਸਭੁ ਜਗਤੁ ਛੁਟੀਵੇ ॥੩॥ ਸ
ਲੋਕ ਮਃ ੧ ॥ ਕੁਦਰਤਿ ਕਰਿ ਕੈ ਵਸਿਆ ਸੋਇ ॥ ਵਖਤੁ ਵੀਚਾਰੇ ਸੁ ਬੰਦਾ ਹੋਇ ॥

ਕੁਦਰਤਿਹੈਕੀਮਤਿਨਹੀਪਾਇ॥ਜਾਕੀਮਤਿਪਾਇਤਕਹੀਨਜਾਇ॥ਸਰੈਸਰੀਅਤਿਕਰ
ਹਿਬੀਚਾਰੁ॥ਬਿਨੁਬੂਝੇਕੈਸੇਪਾਵਹਿਪਾਰੁ॥ਸਿਦਕੁਕਰਿਸਿਜਦਾਮਨੁਕਰਿਮਖਸੂਦੁ॥
ਜਿਹਧਿਰਿਦੇਖਾਤਿਹਧਿਰਿਮਉਜੂਦੁ॥੧॥ਮ:੩॥ਗੁਰਸਭਾਏਵਨਪਾਈਐਨਾਨੇ
ੜੈਨਾਦੂਰਿ॥ਨਾਨਕਸਤਿਗੁਰੁਤਾਂਮਿਲੈਜਾਮਨੁਰਹੈਹਦੂਰਿ॥੨॥ਪਉੜੀ॥
ਸਪਤਦੀਪਸਪਤਸਾਗਰਨਵਖੰਡਚਾਰਿਵੇਦਦਸਅਸਟਪੁਰਾਣਾ॥ਹਰਿਸਭਨਾਵਿ
ਚਿਤੂੰਵਰਤਦਾਹਰਿਸਭਨਾਭਾਣਾ॥ਸਭਿਤੁਝੈਧਿਆਵਹਿਜੀਅਜੰਤਹਰਿਸਾਰਗਪ
ਣਾ॥ਜੋਗੁਰਮੁਖਿਹਰਿਆਰਾਧਦੇਤਿਨਹਉਕੁਰਬਾਣਾ॥ਤੂੰਆਪੇਆਪਿਵਰਤਦਾਕ
ਰਿਚੋਜਵਿਡਾਣਾ॥੪॥ਸਲੋਕਮ:੩॥ਕਲਉਮਸਾਜਨੀਕਿਆਸਦਾਈ
ਐਹਿਰਦੈਹੀਲਿਖਿਲੇਹੁ॥ਸਦਾਸਾਹਿਬਕੈਰੰਗਿਰਹੈਕਬਹੂੰਨਤੂਟਸਿਨੇਹੁ॥ਕਲਉਮਸਾਜਨੀ
ਜਾਇਸੀਲਿਖਿਆਭੀਨਾਲੇਜਾਇ॥ਨਾਨਕਸਹਪ੍ਰੀਤਿਨਜਾਇਸੀਜੋਧੁਰਿਛੋਡੀਸਚੈਪਾਇ॥
੧॥ਮ:੩॥ਨਦਰੀਆਵਦਾਨਾਲਿਨਚਲਈਵੇਖਹੁਕੋਵਿਉਪਾਇ॥ਸਤਿਗੁਰਿਸਚੁਦ੍ਰਿੜ
ਾਇਆਸਚਿਰਹਹੁਲਿਵਲਾਇ॥ਨਾਨਕਸਬਦੀਸਚੁਹੈਕਰਮੀਪਲੈਪਾਇ॥੨॥ਪਉੜੀ॥
ਹਰਿਅੰਦਰਿਬਾਹਰਿਇਕੁਤੂੰਤੂੰਜਾਣਹਿਭੇਤੁ॥ਜੋਕੀਚੈਸੋਹਰਿਜਾਣਦਾਮੇਰੇਮਨਹਰਿਚੇਤੁ॥
ਸੋਡਰੈਜਿਪਾਪਕਮਾਵਦਾਧਰਮੀਵਿਗਸੇਤੁ॥ਤੂੰਸਚਾਆਪਿਨਿਆਉਸਚੁਤਾਡਰੀਐਕੇਤੁ॥ਜਿ
ਨਾਨਕਸਚੁਪਛਾਣਿਆਸੇਸਚਿਰਲੇਤੁ॥੫॥ਸਲੋਕਮ:੩॥ਕਲਮਜਲਉਸਣੁ
ਮਸਵਾਣੀਐਕਾਗਦੁਭੀਜਲਿਜਾਉ॥ਲਿਖਣਵਾਲਾਜਲਿਬਲਉਜਿਨਿਲਿਖਿਆਦੂਜਾ
ਭਾਉ॥ਨਾਨਕਪੂਰਬਿਲਿਖਿਆਕਮਾਵਣਾਅਵਰੁਨਕਰਣਾਜਾਇ॥੧॥ਮ:੩॥ਹੋਰੁਕੂੜੁਪ
ੜਣਕੂੜੁਬੋਲਣਾਮਾਇਆਨਾਲਿਪਿਆਰੁ॥ਨਾਨਕਵਿਣੁਨਾਵੈਕੋਥਿਰੁਨਹੀਪੜਿਪੜਿਹੋ
ਇਖੁਆਰੁ॥੨॥ਪਉੜੀ॥ਹਰਿਕੀਵਡਿਆਈਵਡੀਹੈਹਰਿਕੀਰਤਨੁਹਰਿਕਾ॥ਹਰਿਕੀ
ਵਡਿਆਈਵਡੀਹੈਜਾਨਿਆਉਹੈਧਰਮਕਾ॥ਹਰਿਕੀਵਡਿਆਈਵਡੀਹੈਜਾਫਲੁਹੈਜੀਅਕ
ਾ॥ਹਰਿਕੀਵਡਿਆਈਵਡੀਹੈਜਾਨਸੁਣਈਕਹਿਆਚੁਗਲਕਾ॥ਹਰਿਕੀਵਡਿਆਈਵਡੀ
ਹੈਅਪੁਛਿਆਦਾਨੁਦੇਵਕਾ॥੬॥ਸਲੋਕਮ:੩॥ਹਉਹਉਕਰਤੀਸਭਮੁਈਸੰਪਉ
ਕਿਸੈਨਨਾਲਿ॥ਦੂਜੈਭਾਇਦੁਖੁਪਾਇਆਸਭਜੋਹੀਜਮਕਾਲਿ॥ਨਾਨਕਗੁਰਮੁਖਿਉਬਰੇ

ਸਾਚਾਨਾਮੁਸਮਾਲਿ॥੧॥ਮ:੧॥ਗਲੀਂਅਸੀਚੰਗੀਆਆਚਾਰੀਬੁਰੀਆਹ॥ਮਨਹੁਕੁਸੁ
ਧਾਕਾਲੀਆਬਾਹਰਿਚਿਟਵੀਆਹ॥ਰੀਸਾਕਰਿਹਤਿਨਾੜੀਆਜੋਸੇਵਹਿਦਰੁਖੜੀਆਹ॥
ਨਾਲਿਖਸਮੈਰਤੀਆਮਾਣਹਿਸੁਖਿਰਲੀਆਹ॥ਹੋਦੈਤਾਣਿਨਿਤਾਣੀਆਰਹਹਿਨਿਮਾਣੀ
ਆਹ॥ਨਾਨਕਜਨਮੁਸਕਾਰਥਾਜੇਤਿਨਕੈਸੰਗਿਮਿਲਾਹ॥੨॥ਪਉੜੀ॥ਤੂੰਆਪੇਜ
ਲੁਮੀਨਾਹੈਆਪੇਆਪੇਹੀਆਪਿਜਾਲੁ॥ਤੂੰਆਪੇਜਾਲੁਵਤਾਇਦਾਆਪੇਵਿਚਿਸੇਬਾਲੁ॥
ਤੂੰਆਪੇਕਮਲੁਅਲਿਪਤੁਹੈਸੈਹਥਾਵਿਚਿਗੁਲਾਲੁ॥ਤੂੰਆਪੇਮੁਕਤਿਕਰਾਇਦਾਇਕਨਿ
ਮਖਘੜੀਕਰਿਖਿਆਲੁ॥ਹਰਿਤੁਧਹੁਬਾਹਰਿਕਿਛੁਨਹੀਗੁਰਸਬਦੀਵੇਖਿਨਿਹਾਲੁ॥੭॥
ਸਲੋਕਮ:੩॥ਹੁਕਮੁਨਜਾਣੈਬਹੁਤਾਰੋਵੈ॥ਅੰਦਰਿਧੋਖਾਨੀਦਨਸੋਵੈ॥ਜੇਧਨਖਸ
ਮੈਚਲੈਰਜਾਈ॥ਦਰਿਘਰਿਸੋਭਾਮਹਲਿਬੁਲਾਈ॥ਨਾਨਕਕਰਮੀਇਹਮਤਿਪਾਈ॥ਗੁਰਪ
ਰਸਾਦੀਸਚਿਸਮਾਈ॥੧॥ਮ:੩॥ਮਨਮੁਖਨਾਮਵਿਹੂਣਿਆਰੰਗੁਕਸੁੰਭਾਦੇਖਿਨਭੁਲੁ॥
ਇਸਕਾਰੰਗੁਦਿਨਥੋੜਿਆਛੋਛਾਇਸਦਾਮੁਲੁ॥ਦੂਜੈਲਗੇਪਚਿਮੁਏਮੂਰਖਅੰਧਗਵਾਰ॥
ਬਿਸਟਾਅੰਦਰਿਕੀਟਸੇਪੇਇਪਚਹਿਵਾਰੋਵਾਰ॥ਨਾਨਕਨਾਮਰਤੇਸੇਰੰਗੁਲੇਗੁਰਕੈਸਹਜਿਸੁ
ਭਾਇ॥ਭਗਤੀਰੰਗੁਨਉਤਰੈਸਹਜੇਰਹੈਸਮਾਇ॥੨॥ਪਉੜੀ॥ਸਿਸਟਿਉਪਾਈਸਭਤੁ
ਧੁਆਪੇਰਿਜਕੁਸੰਬਾਹਿਆ॥ਇਕਿਵਲੁਛਲੁਕਰਿਕੈਖਾਵਦੇਮੁਹਹੁਕੂੜੁਕੁਸਤੁਤਿਨੀਢਾਹਿ
ਆ॥ਤੁਧੁਆਪੇਭਾਵੈਸੋਕਰਹਿਤੁਧੁਓਤੈਕੰਮਿਓਇਲਾਇਆ॥ਇਕਨਾਸਚੁਬੁਝਾਇਓਨੁਤਿ
ਨਾਅਤੁਟਭੰਡਾਰਦੇਵਾਇਆ॥ਹਰਿਚੇਤਿਖਾਹਿਤਿਨਾਸਫਲੁਹੈਅਚੇਤਾਹਥਤਡਾਇਆ॥
੮॥ਸਲੋਕਮ:੩॥ਪੜਿਪੜਿਪੰਡਿਤਬੇਦਵਖਾਣਹਿਮਾਇਆਮੋਹਸੁਆਇ॥ਦੂਜੈ
ਭਾਇਹਰਿਨਾਮੁਵਿਸਾਰਿਆਮਨਮੂਰਖਮਿਲੈਸਜਾਇ॥ਜਿਨਿਜੀਉਪਿੰਡੁਦਿਤਾਤਿਸੁਕਬਹੂੰ
ਚੇਤੈਜੋਦੇਂਦਾਰਿਜਕੁਸੰਬਾਹਿ॥ਜਮਕਾਫਾਹਾਗਲਹੁਨਕਟੀਐਫਿਰਿਫਿਰਿਆਵੈਜਾਇ॥ਮਨ
ਮੁਖਿਕਿਛੂਨਸੁਝੈਅੰਧੁਲੇਪੂਰਬਿਲਿਖਿਆਕਮਾਇ॥ਪੂਰੈਭਾਗਿਸਤਿਗੁਰੁਮਿਲੈਸੁਖਦਾਤਾਨਾ
ਮੁਵਸੈਮਨਿਆਇ॥ਸੁਖੁਮਾਣਹਿਸੁਖੁਪੈਨਣਾਸੁਖੇਸੁਖਿਵਿਹਾਇ॥ਨਾਨਕਸੋਨਾਉਮਨਹੁਨਵਿਸਾ
ਰੀਐਜਿਤੁਦਰਿਸਚੈਸੋਭਾਪਾਇ॥੧॥ਮ:੩॥ਸਤਿਗੁਰੁਸੇਵਿਸੁਖੁਪਾਇਆਸਚੁਨਾਮੁਗੁਣ
ਤਾਸੁ॥ਗੁਰਮਤੀਆਪੁਪਛਾਣਿਆਰਾਮਨਾਮਪਰਗਾਸੁ॥ਸਚੋਸਚੁਕਮਾਵਣਾਵਡਿਆਈਵਡੇਪ

ਸਿ॥ਜੀਉਪਿੰਡੁਸਭੁਤਿਸਕਾਸਿਫਤਿਕਰੇਅਰਦਾਸਿ॥ਸਚੈਸਬਦਿਸਾਲਾਹਣਾਸੁਖੇਸੁਖਿਨਿਵ
ਸੁ॥ਜਪੁਤਪੁਸੰਜਮੁਮਨੈਮਾਹਿਬਿਨੁਨਾਵੈਧ੍ਰਿਗੁਜੀਵਾਸੁ॥ਗੁਰਮਤੀਨਾਉਪਾਈਐਮਨਮੁਖਮੋਹਿ
ਵਿਣਾਸੁ॥ਜਿਉਭਾਵੈਤਿਉਰਾਖੁਤੂੰਨਾਨਕੁਤੇਰਾਦਾਸੁ॥੨॥ਪਉੜੀ॥ ॥ਸਭੁਕੋਤੇਰਾਤੂੰਸਭ
ਸੁਦਾਤੂੰਸਭਨਾਰਾਸਿ॥ਸਭਿਤੁਧੈਪਾਸਹੁਮੰਗਦੇਨਿਤਕਰਿਅਰਦਾਸਿ॥ਜਿਸੁਤੂੰਦੇਹਿਤਿਸੁਸ
ਭੁਕਿਛੁਮਿਲੈਇਕਨਾਦੂਰਿਹੈਪਾਸਿ॥ਤੁਧੁਬਾਝਹੁਥਾਉਕੋਨਾਹੀਜਿਸੁਪਾਸਹੁਮੰਗੀਐਮਨਿ
ਵੇਖਹੁਕੋਨਿਰਜਾਸਿ॥ਸਭਿਤੁਧੈਨੋਸਾਲਾਹਦੇਦਰਿਗੁਰਮੁਖਾਨੋਪਰਗਾਸਿ॥੯॥ਸਲੋਕਮ:੩
॥ਪੰਡਿਤੁਪੜਿਪੜਿਉਚਾਕੂਕਦਾਮਾਇਆਮੋਹਿਪਿਆਰੁ॥ਅੰਤਰਿਬ੍ਰਹਮੁਨਚੀਨਈਮਨਿ
ਮੂਰਖੁਗਾਵਾਰੁ॥ਦੂਜੈਭਾਇਜਗਤੁਪਰਬੋਧਦਾਨਾਬੂਝੈਬੀਚਾਰੁ॥ਬਿਰਥਾਜਨਮੁਗਵਾਇਆ
ਮਰਿਜੰਮੈਵਾਰੋਵਾਰ॥੧॥ਮ:੩ ॥ਜਿਨੀਸਤਿਗੁਰੁਸੇਵਿਆਤਿਨੀਨਾਉਪਾਇਆਬੂਝਹੁ
ਕਰਿਬੀਚਾਰੁ॥ਸਦਾਸਾਂਤਿਸੁਖੁਮਨਿਵਸੈਚੂਕੈਕੂਕਪੁਕਾਰ॥ਆਪੈਨੋਆਪੁਖਾਇਮਨੁਨਿਰਮ
ਲੁਹੋਵੈਗੁਰਸਬਦੀਵੀਚਾਰੁ॥ਨਾਨਕਸਬਦਿਰਤੇਸੇਮੁਕਤੁਹੈਹਰਿਜੀਉਹੇਤਿਪਿਆਰੁ॥੨
॥ਪਉੜੀ॥ ॥ਹਰਿਕੀਸੇਵਾਸਫਲਹੈਗੁਰਮੁਖਿਪਾਵੈਥਾਇ॥ਜਿਸੁਹਰਿਭਾਵੈਤਿਸੁਗੁਰੁਮਿ
ਲੈਸੋਹਰਿਨਾਮੁਧਿਆਇ॥ਗੁਰਸਬਦੀਹਰਿਪਾਈਐਹਰਿਪਾਰਿਲਘਾਇ॥ਮਨਹਠਿਕਿਨੈਨਪ
ਾਇਓਪੁਛਹੁਵੇਦਾਜਾਇ॥ਨਾਨਕਹਰਿਕੀਸੇਵਾਸੋਕਰੇਜਿਸੁਲਏਹਰਿਲਾਇ॥੧੦॥ਸਲੋਕ
ਮ:੩ ॥ਨਾਨਕਸੋਸੂਰਾਵਰੀਆਮੁਜਿਨਿਵਿਚਹੁਦੁਸਟੁਅਹੰਕਰਣੁਮਾਰਿਆ॥ਗੁਰਮੁ
ਖਿਨਾਮੁਸਾਲਾਹਿਜਨਮੁਸਵਾਰਿਆ॥ਆਪਿਹੋਆਸਦਾਮੁਕਤੁਸਭੁਕੁਲੁਨਿਸਤਾਰਿਆ॥ਸੋਹ
ਨਿਸਚਿਦੁਆਰਿਨਾਮੁਪਿਆਰਿਆ॥ਮਨਮੁਖਮਰਹਿਅਹੰਕਾਰਿਮਰਣੁਵਿਗਾੜਿਆ॥ਸਭੋ
ਵਰਤੈਹੁਕਮੁਕਿਆਕਰਹਿਵਿਚਾਰਿਆ॥ਆਪਹੁਦੂਜੈਲਗਿਖਸਮੁਵਿਸਾਰਿਆ॥ਨਾਨਕ
ਬਿਨੁਨਾਵੈਸਭੁਦੁਖੁਸੁਖੁਵਿਸਾਰਿਆ॥੧॥ਮ:੩ ॥ਗੁਰਿਪੂਰੈਹਰਿਨਾਮੁਦਿੜਾਇਆਤਿਨਿ
ਵਿਚਹੁਭਰਮੁਚੁਕਾਇਆ॥ਰਾਮਨਾਮੁਹਰਿਕੀਰਤਿਗਾਈਕਰਿਚਾਨਣੁਮਗੁਦਿਖਾਇਆ॥ਹ
ਉਮੈਮਾਰਿਏਕਲਿਵਲਾਗੀਅੰਤਰਿਨਾਮੁਵਸਾਇਆ॥ਗੁਰਮਤੀਜਮੁਜੋਹਿਨਸਾਕੈਸਾਚੈਨਾ
ਮਿਸਮਾਇਆ॥ਸਭੁਆਪੇਆਪਿਵਰਤੈਕਰਤਾਜੋਭਾਵੈਸੋਨਾਇਲਾਇਆ॥ਜਨਨਾਨਕੁਨਾ
ਉਲਏਤਾਜੀਵੈਬਿਨੁਨਾਵੈਖਿਨੁਮਰਿਜਾਇਆ॥੨॥ਪਉੜੀ॥ ॥ਜੋਮਿਲਿਆਹ

ਰਿਦੀਬਾਣਸਿਉਸੋਸਭਨੀਦੀਬਾਣੀਮਿਲਿਆ॥ਜਿਥੈਓਹੁਜਾਇਤਿਥੈਓਹੁਸੁਰਖਰੂਉਸ
ਕੈਮੁਹਿਡਿਠੈਸਭਪਾਪੀਤਰਿਆ॥ਓਸੁਅੰਤਰਿਨਾਮੁਨਿਧਾਨੁਹੈਨਾਮੋਪਰਵਰਿਆ॥ਨਾਉਪੂ
ਜੀਐਨਾਉਮੰਨੀਐਨਾਇਕਿਲਵਿਖਸਭਹਿਰਿਆ॥ਜਿਨੀਨਾਮੁਧਿਆਇਆਇਕਮਨਿ
ਇਕਚਿਤਿਸੇਅਸਥਿਰੁਜਗਿਰਹਿਆ॥੧੧॥ਸਲੋਕਮ:੩ ॥ਆਤਮਾਦੇਉਪੂਜੀਐਗੁ
ਰਕੈਸਹਜਿਸੁਭਾਇ॥ਆਤਮੈਨੋਆਤਮੈਦੀਪ੍ਰਤੀਤਿਹੋਇਤਾਘਰਹੀਪਰਚਾਪਾਇ॥ਆਤਮ
ਅਡੋਲੁਨਡੋਲਈਗੁਰਕੈਭਾਇਸੁਭਾਇ॥ਗੁਰਵਿਣੁਸਹਜੁਨਆਵਈਲੋਭੁਮੈਲੁਨਵਿਚ
ਹੁਜਾਇ॥ਖਿਨੁਪਲੁਹਰਿਨਾਮੁਮਨਿਵਸੈਸਭਅਠਸਠਿਤੀਰਥਨਾਇ॥ਸਚੇਮੈਲੁਨਲਗਈ
ਮਲੁਲਾਗੈਦੂਜੈਭਾਇ॥ਧੋਤੀਮੂਲਿਨਉਤਰੈਜੇਅਠਸਠਿਤੀਰਥਨਾਇ॥ਮਨਮੁਖਕਰਮ
ਕਰੇਅਹੰਕਾਰੀਸਭੁਦੁਖੋਦੁਖੁਕਮਾਇ॥ਨਾਨਕਮੈਲਾਊਜਲੁਤਾਥੀਐਜਾਸਤਿਗੁਰਮਾਹਿਸ
ਮਾਇ॥੧॥ਮ:੩ ॥ਮਨਮੁਖੁਲੋਕੁਸਮਝਾਈਐਕਦਹੁਸਮਝਾਇਆਜਾਇ॥ਮਨਮੁ
ਖੁਰਲਾਇਆਨਾਰਲੈਪਇਐਕਿਰਤਿਫਿਰਾਇ॥ਲਿਵਧਾਤੁਦੁਇਰਾਹਹੈਹੁਕਮੀਕਾਰਕਮਾ
ਇ॥ਗੁਰਮੁਖਿਆਪਣਾਮਨੁਮਾਰਿਆਸਬਦਿਕਸਵਟੀਲਾਇ॥ਮਨਹੀਨਾਲਿਝਗੜਾਮਨ
ਹੀਨਾਲਿਸਥਮਨਹੀਮੰਝਿਸਮਾਇ॥ਮਨੁਜੋਇਛੇਸੋਲਹੈਸਚੈਸਬਦਿਸੁਭਾਇ॥ਅੰਮ੍ਰਿਤ
ਨਾਮੁਸਦਭੁੰਚੀਐਗੁਰਮੁਖਿਕਾਰਕਮਾਇ॥ਵਿਣੁਮਨੈਜਿਹੋਰੀਨਾਲਿਲੁਝਣਾਜਾਸੀਜਨਮੁ
ਗਵਾਇ॥ਮਨਮੁਖੀਮਨਹਠਿਹਾਰਿਆਕੂੜੁਕੁਸਤੁਕਮਾਇ॥ਗੁਰਪਰਸਾਦੀਮਨੁਜਿਣੈਹਰਿ
ਸੇਤੀਲਿਵਲਾਇ॥ਨਾਨਕਗੁਰਮੁਖਿਸਚੁਕਮਾਵੈਮਨਮੁਖਿਆਵੈਜਾਇ॥੨॥ਪਉੜੀ॥
ਹਰਿਕੇਸੰਤਸੁਣਹੁਜਨਭਾਈਹਰਿਸਤਿਗੁਰਕੀਇਕਸਾਖੀ॥ਜਿਸੁਧੁਰਿਭਾਗੁਹੋਵੈਮੁਖਿਮਸਤ
ਕਿਤਿਨਿਜਨਿਲੈਹਿਰਦੈਰਾਖੀ॥ਹਰਿਅੰਮ੍ਰਿਤਕਥਾਸਰੇਸਟਊਤਮਗੁਰਬਚਨੀਸਹਜੇਚ
ਖੀ॥ਤਹਭਇਆਪ੍ਰਗਾਸੁਮਿਟਿਆਅੰਧਿਆਰਾਜਿਉਸੂਰਜਰੈਣਿਕਿਰਾਖੀ॥ਅਦਿਸਟੁਅਗੋ
ਚਰੁਅਲਖੁਨਿਰੰਜਨੁਸੋਦੇਖਿਆਗੁਰਮੁਖਿਆਖੀ॥੧੨॥ਸਲੋਕੁਮ:੩ ॥ਸਤਿਗੁ
ਰੁਸੇਵੇਆਪਣਾਸੋਸਿਰੁਲੇਖੈਲਾਇ॥ਵਿਚਹੁਆਪੁਗਵਾਇਕੈਰਹਨਿਸਚਿਲਿਵਲਾਇ॥
ਸਤਿਗੁਰੁਜਿਨੀਨਸੇਵਿਓਤਿਨਾਬਿਰਥਾਜਨਮੁਗਵਾਇ॥ਨਾਨਕਜੋਤਿਸੁਭਾਵੈਸੋਕਰੇਕਹਣਾ
ਕਿਛੂਨਜਾਇ॥੧॥ਮ:੩ ॥ਮਨੁਵੇਕਾਰੀਵੇੜਿਆਵੇਕਾਰਾਕਰਮਕਮਾਇ॥ਦੂਜੈਭਾ

ਹੋਇਆਗਿਆਨੀਮੂੜਵਦੇਦਰਗਹਿਮਿਲੈਸਜਾਇ॥ਆਤਮਦੇਉਪੂਜੀਐਬਿਨੁਸਤਿਗੁਰਬੂ
ਝਨਪਾਇ॥ਜਪੁਤਪੁਸੰਜਮੁਭਾਣਾਸਤਿਗੁਰੂਕਾਕਰਮੀਪਲੈਪਾਇ॥ਨਾਨਕਸੇਵਾਸੁਰਤਿ
ਕਮਾਵਣੀਜੋਹਰਿਭਾਵੈਸੋਥਾਇਪਾਇ॥੨॥ਪਉੜੀ॥ ॥ਹਰਿਹਰਿਨਾਮੁਜਪਹੁ
ਮਨਮੇਰੇਜਿਤੁਸਦਾਸੁਖੁਹੋਵੈਦਿਨੁਰਾਤੀ॥ਹਰਿਹਰਿਨਾਮੁਜਪਹੁਮਨਮੇਰੇਜਿਤੁਸਿਮਰਤਸ
ਭਿਕਿਲਵਿਖਪਾਪਲਹਾਤੀ॥ਹਰਿਹਰਿਨਾਮੁਜਪਹੁਮਨਮੇਰੇਜਿਤੁਦਾਲਦੁਦੁਖਭੁਖਸਭ
ਲਹਿਜਾਤੀ॥ਹਰਿਹਰਿਨਾਮੁਜਪਹੁਮਨਮੇਰੇਮੁਖਿਗੁਰਮੁਖਿਪ੍ਰੀਤਿਲਗਾਤੀ॥ਜਿਤੁਮੁਖਿ
ਭਾਗੁਲਿਖਿਆਧੁਰਿਸਾਚੈਹਰਿਤਿਤੁਮੁਖਿਨਾਮੁਜਪਾਤੀ॥੧੩॥ਸਲੋਕਮ: ੩ ॥
ਸਤਿਗੁਰੁਜਿਨੀਨਸੇਵਿਓਸਬਦਿਨਕੀਤੋਵੀਚਾਰੁ॥ਅੰਤਰਿਗਿਆਨੁਨਆਇਓਮਿਰਤਕੁ
ਹੈਸੰਸਾਰਿ॥ਲਖਚਉਰਾਸੀਹਫੇਰੁਪਇਆਮਰਿਜੰਮੈਹੋਇਖੁਆਰੁ॥ਸਤਿਗੁਰਕੀਸੇਵਾਸੋ
ਕਰੇਜਿਸਨੋਆਪਿਕਰਾਏਸੋਇ॥ਸਤਿਗੁਰਵਿਚਿਨਾਮੁਨਿਧਾਨੁਹੈਕਰਮਿਪਰਾਪਤਿਹੋਇ॥
ਸਚਿਰਤੇਗੁਰਸਬਦਸਿਉਤਿਨਸਚੀਸਦਾਲਿਵਹੋਇ॥ਨਾਨਕਜਿਸਨੋਮੇਲੇਨਵਿਛੁੜੈ
ਸਹਜਿਸਮਾਵੈਸੋਇ॥੧॥ਮ: ੩ ॥ਸੋਭਗਉਤੀਜੋੁਭਗਵੰਤੈਜਾਣੈ॥ਗੁਰਪਰਸਾਦੀਆ
ਪੁਪਛਾਣੈ॥ਧਾਵਤੁਰਾਖੈਇਕਤੁਘਰਿਆਣੈ॥ਜੀਵਤੁਮਰੈਹਰਿਨਾਮੁਵਖਾਣੈ॥ਐਸਾਭਗ
ਉਤੀਉਤਮੁਹੋਇ॥ਨਾਨਕਸਚਿਸਮਾਵੈਸੋਇ॥੨॥ਮ: ੩ ॥ਅੰਤਰਿਕਪਟੁਭਗਉਤੀਕ
ਹਾਏ॥ਪਾਖੰਡਿਪਾਰਬ੍ਰਹਮੁਕਦੇਨਪਾਏ॥ਪਰਨਿੰਦਾਕਰੇਅੰਤਰਿਮਲੁਲਾਏ॥ਬਾਹਰਿਮ
ਲੁਧੋਵੈਮਨਕੀਜੂਠਿਨਜਾਏ॥ਸਤਸੰਗਤਿਸਿਉਬਾਦੁਰਚਾਏ॥ਅਨਦਿਨੁਦੁਖੀਆਦੂਜੈ
ਭਾਇਰਚਾਏ॥ਹਰਿਨਾਮੁਨਚੇਤੈਬਹੁਕਰਮਕਮਾਏ॥ਪੂਰਬਲਿਖਿਆਸੁਮੇਟਣਾਨਜਾਏ॥
ਨਾਨਕਬਿਨੁਸਤਿਗੁਰਸੇਵੇਮੋਖੁਨਪਾਏ॥੩॥ਪਉੜੀ॥ ॥ਸਤਿਗੁਰੁਜਿਨੀਧਿਆ
ਇਆਸੇਕੜਿਨਸਵਾਹੀ॥ਸਤਿਗੁਰੁਜਿਨੀਧਿਆਇਆਸੇਤ੍ਰਿਪਤਿਅਘਾਹੀ॥ਸਤਿ
ਗੁਰੁਜਿਨੀਧਿਆਇਆਤਿਨਜਮਡਰੁਨਾਹੀ॥ਜਿਨਕਉਹੋਆਕ੍ਰਿਪਾਲੁਹਰਿਸੇਸਤਿਗੁ
ਰਪੈਰੀਪਾਹੀ॥ਤਿਨਐਥੈਓਥੈਮੁਖਉਜਲੇਹਰਿਦਰਗਹਪੈਧੇਜਾਹੀ॥੧੪॥ਸਲੋਕਮ:
੨ ॥ਜੋਸਿਰੁਸਾਂਈਨਾਨਿਵੈਸੋਸਿਰੁਦੀਜੈਡਾਰਿ॥ਨਾਨਕਜਿਸੁਪਿੰਜਰਮਹਿਬਿਰਹਾ
ਨਹੀਸੋਪਿੰਜਰੁਲੈਜਾਰਿ॥੧॥ਮ: ੫ ॥ਮੁੰਢਹੁਭੁਲੀਨਾਨਕਾਫਿਰਿਫਿਰਿਜਨਮਿਮੁਈਆ

ਸੁ॥ਕਸਤੂਰੀਕੈਭੋਲੜੈਗੰਦੇਡੁੰਮਿਪਈਆਸੁ॥੨॥ਪਉੜੀ॥ ॥ਸੋਐਸਾਹਰਿਨਾ
ਮੁਧਿਆਈਐਮਨਮੇਰੇਜੋਸਭਨਾਉਪਰਿਹੁਕਮੁਚਲਾਏ॥ਸੋਐਸਾਹਰਿਨਾਮੁਜਪੀਐਮਨ
ਮੇਰੇਜੋਅੰਤੀਅਉਸਰਿਲਏਛਡਾਏ॥ਸੋਐਸਾਹਰਿਨਾਮੁਜਪੀਐਮਨਮੇਰੇਜੁਮਨਕੀਤ੍ਰਿ
ਸਨਾਸਭਭੁਖਗਵਾਏ॥ਸੋਗੁਰਮੁਖਿਨਾਮੁਜਪਿਆਵਡਭਾਗੀਤਿਨਨਿੰਦਕਦੁਸਟਸਭਿਪੈਰੀ
ਪਾਏ॥ਨਾਨਕਨਾਮੁਅਰਾਧਿਸਭਨਾਤੇਵਡਾਸਭਿਨਾਵੈਅਗੈਆਣਿਨਿਵਾਏ॥੧੫॥ਸਲੋਕ
ਮ: ੩ ॥ਵੇਸਕਰੇਕੁਰੂਪਿਕੁਲਖਣੀਮਨਿਖੋਟੈਕੂੜਿਆਰਿ॥ਪਿਰਕੈਭਾਣੈਨਾਚਲੈਹੁ
ਕਮੁਕਰੇਗਾਵਾਰਿ॥ਗੁਰਕੈਭਾਣੈਜੋਚਲੈਸਭਿਦੁਖਨਿਵਾਰਣਹਾਰਿ॥ਲਿਖਿਆਮੇਟਿਨ
ਸਕੀਐਜੋਧੁਰਿਲਿਖਿਆਕਰਤਾਰਿ॥ਮਨੁਤਨੁਸਉਪੇਕੰਤਕਉਸਬਦੇਧਰੇਪਿਆਰੁ॥
ਬਿਨੁਨਾਵੈਕਿਨੈਨਪਾਇਆਦੇਖਹੁਰਿਦੈਬੀਚਾਰਿ॥ਨਾਨਕਸਾਸੁਆਲਿਓਸੁਲਖਣੀ
ਜਿਰਾਵੀਸਿਰਜਨਹਾਰਿ॥੧॥ਮ: ੩ ॥ਮਾਇਆਮੋਹੁਗੁਬਾਰੁਹੈਤਿਸਦਾਨਦਿਸੈਉਰ
ਵਾਰੁਨਪਾਰੁ॥ਮਨਮੁਖਅਗਿਆਨੀਮਹਾਦੁਖੁਪਾਇਦੇਡੁਬੇਹਰਿਨਾਮੁਵਿਸਾਰਿ॥ਭਲ
ਕੇਉਠਿਬਹੁਕਰਮਕਮਾਵਹਿਦੂਜੈਭਾਇਪਿਆਰੁ॥ਸਤਿਗੁਰੁਸੇਵਹਿਆਪਣਾਭਉਜ
ਲੁਉਤਰੇਪਾਰਿ॥ਨਾਨਕਗੁਰਮੁਖਿਸਚਿਸਮਾਵਹਿਸਚੁਨਾਮੁਉਰਧਾਰਿ॥੨॥ਪਉੜੀ॥
ਹਰਿਜਲਿਥਲਿਮਹੀਅਲਿਭਰਪੂਰਿਦੂਜਾਨਾਹਿਕੋਇ॥ਹਰਿਆਪਿਬਹਿਕਰੇਨਿਆ
ਉਕੂੜਿਆਰਸਭਮਾਰਿਕਢੋਇ॥ਸਚਿਆਰਾਦੇਇਵਡਿਆਈਹਰਿਧਰਮਨਿਆਉਕੀ
ਓਇ॥ਸਭਹਰਿਕੀਕਰਹੁਉਸਤਤਿਜਿਨਿਗਰੀਬਅਨਾਥਰਾਖਿਲੀਓਇ॥ਜੈਕਾਰੁਕੀ
ਓਧਰਮੀਆਕਾਪਾਪੀਕਉਡੰਡੁਦੀਓਇ॥੧੬॥ਸਲੋਕਮ: ੩ ॥ਮਨਮੁਖਮੈਲੀ
ਕਾਮਣੀਕੁਲਖਣੀਕੁਨਾਰਿ॥ਪਿਰੁਛੋਡਿਆਘਰਿਆਪਣਾਪਰਪੁਰਖੈਨਾਲਿਪਿਆਰੁ॥
ਤ੍ਰਿਸਨਾਕਦੇਨਚੁਕਈਜਲਦੀਕਰੇਪੂਕਾਰ॥ਨਾਨਕਬਿਨੁਨਾਵੈਕੁਰੂਪਿਕੁਸੋਹਣੀਪਰ
ਹਰਿਛੋਡੀਭਤਾਰਿ॥੧॥ਮ: ੩ ॥ਸਬਦਿਰਤੀਸੋਹਾਗਣੀਸਤਿਗੁਰਕੈਭਾਇਪਿਆਰਿ
॥ਸਦਾਰਾਵੇਪਿਰੁਆਪਣਾਸਚੈਪ੍ਰੇਮਿਪਿਆਰਿ॥ਅਤਿਸੁਆਲਿਉਸੁੰਦਰੀਸੋਭਾਵੰਤੀ
ਨਾਰਿ॥ਨਾਨਕਨਾਮਿਸੋਹਾਗਣੀਮੇਲੀਮੇਲਣਹਾਰਿ॥੨॥ਪਉੜੀ॥ ॥ਹਰਿਤੇਰੀਸ
ਭਕਰਹਿਉਸਤਤਿਜਿਨਿਫਾਥੇਕਾਢਿਆ॥ਹਰਿਤੁਧਨੋਕਰਹਿਸਭਨਮਸਕਾਰੁਜਿਨਿਪ

ਪੈਤੇਰਾਗਖਿਆ॥ਹਰਿਨਿਮਾਣਿਆਤੂੰਮਾਣੁਹਰਿਡਾਢੀਹੂੰਤੂੰਡਾਢਿਆ॥ਹਰਿਅਹੰਕਾਰੀਆਮ
ਰਿਨਿਵਾਏਮਨਮੁਖਮੂੜਸਾਧਿਆ॥ਹਰਿਭਗਤਾਦੇਇਵਡਿਆਈਗਰੀਬਅਨਾਥਿਆ॥੧
੭॥ਸਲੋਕਮਃ੩ ॥ਸਤਿਗੁਰਕੈਭਾਣੈਜੋਚਲੈਤਿਸੁਵਡਿਆਈਵਡੀਹੋਇ॥ਹਰਿ
ਕਾਨਾਮੁਉਤਮੁਮਨਿਵਸੈਮੇਟਿਨਸਕੈਕੋਇ॥ਕਿਰਪਾਕਰੇਜਿਸੁਆਪਣੀਤਿਸੁਕਰਮਿਪਰਾਪ
ਤਿਹੋਇ॥ਨਾਨਕਕਾਰਣੁਕਰਤੇਵਸਿਹੈਗੁਰਮੁਖਿਬੂਝੈਕੋਇ॥੧॥ਮਃ੩ ॥ਨਾਨਕਹਰਿਨਾਮੁ
ਜਿਨੀਆਰਾਧਿਆਅਨਦਿਨੁਹਰਿਲਿਵਤਾਰ॥ਮਾਇਆਬੰਦੀਖਸਮਕੀਤਿਨਅਗੈਕਮਾ
ਵੈਕਾਰ॥ਪੂਰੈਪੂਰਾਕਰਿਛੋਡਿਆਹੁਕਮਿਸਵਾਰਣਹਾਰ॥ਗੁਰਪਰਸਾਦੀਜਿਨਿਬੁਝਿਆਤਿ
ਨਿਪਾਇਆਮੋਖਦੁਆਰੁ॥ਮਨਮੁਖਹੁਕਮੁਨਜਾਣਨੀਤਿਨਮਾਰੇਜਮਜੰਦਾਰੁ॥ਗੁਰਮੁਖਿਜਿ
ਨੀਅਰਾਧਿਆਤਿਨੀਤਰਿਆਭਉਜਲੁਸੰਸਾਰੁ॥ਸਭਿਅਉਗਣਗੁਣੀਮਿਟਾਇਆਗੁਰੁਆ
ਪੇਬਖਸਣਹਾਰੁ॥੨॥ਪਉੜੀ॥ ॥ਹਰਿਕੀਭਗਤਾਪਰਤੀਤਿਹਰਿਸਭਕਿਛੁਜਾ
ਣਦਾ॥ਹਰਿਜੇਵਡੁਨਾਹੀਕੋਈਜਾਣੁਹਰਿਧਰਮੁਬੀਚਾਰਦਾ॥ਕਾੜਾਅੰਦੇਸਾਕਿਉਕੀਜੈਜ
ਨਾਹੀਅਧਰਮਿਮਾਰਦਾ॥ਸਚਾਸਾਹਿਬੁਸਚੁਨਿਆਉਪਾਪੀਨਰੁਹਾਰਦਾ॥ਸਾਲਾਹਿਹੁਭਗ
ਤਹੁਕਰਜੋੜਿਹਰਿਭਗਤਜਨਤਾਰਦਾ॥੧੮॥ਸਲੋਕਮਃ੩ ॥ਆਪਣੇਪੀਤਮਮਿਲਿ
ਰਹਾਅੰਤਰਿਰਖਾਉਰਿਧਾਰਿ॥ਸਾਲਾਹੀਸੋਪ੍ਰਭਸਦਾਸਦਾਗੁਰਕੈਹੇਤਿਪਿਆਰਿ॥ਨਾਨਕਜਿ
ਸੁਨਦਰਿਕਰੇਤਿਸੁਮੇਲਿਲਏਸਾਈਸੁਹਾਗਣਿਨਾਰਿ॥੧॥ਮਃ੩ ॥ਗੁਰਸੇਵਾਤੇਹਰਿਪਾਈ
ਐਜਾਕਉਨਦਰਿਕਰੇਇ॥ਮਾਣਸਤੇਦੇਵਤੇਭਏਧਿਆਇਆਨਾਮੁਹਰੇ॥ਹਉਮੈਮਾਰਿਮਿ
ਲਾਇਅਨੁਗੁਰਕੈਸਬਦਿਤਰੇ॥ਨਾਨਕਸਹਜਿਸਮਾਇਅਨੁਹਰਿਆਪਣੀਕ੍ਰਿਪਾਕਰੇ॥੨
॥ਪਉੜੀ॥ ॥ਹਰਿਆਪਣੀਭਗਤਿਕਰਾਇਵਡਿਆਈਵੇਖਾਲੀਅਨੁ॥ਆਪਣੀ
ਆਪਿਕਰੇਪਰਤੀਤਿਆਪੇਸੇਵਘਾਲੀਅਨੁ॥ਹਰਿਭਗਤਾਨੋਦੇਇਅਨੰਦੁਥਿਰੁਘਰੀਬ
ਹਾਲਿਅਨੁ॥ਪਾਪੀਆਨੋਨਦੇਈਥਿਰੁਰਹਣਿਚੁਣਿਨਰਕਘੋਰਿਚਾਲਿਅਨੁ॥ਹਰਿਭਗਤ
ਨੋਦੇਇਪਿਆਰੁਕਰਿਅੰਗੁਨਿਸਤਾਰਿਅਨੁ॥੧੯॥ਸਲੋਕਮਃ੧ ॥ਕੁਬੁਧਿਡੂਮਣੀ
ਕੁਦਇਆਕਸਾਇਣਿਪਰਨਿੰਦਾਘਟਚੂਹੜੀਮੁਠੀਕ੍ਰੋਧਿਚੰਡਾਲਿ॥ਕਾਰੀਕਢੀਕਿਆਥੀ
ਐਜਾਂਚਾਰੇਬੈਠੀਆਨਾਲਿ॥ਸਚੁਸੰਜਮੁਕਰਣੀਕਾਰਾਂਨਾਵਣੁਨਾਉਜਪੇਹੀ॥ਨਾਨਕਅਗੈ

ਉਤਮਸੇਈਜਿਪਾਪਾਂਪੰਦਿਨਦੇਹੀ॥੧॥ਮਃ੧ ॥ਕਿਆਹੰਸੁਕਿਆਬਗੁਲਾਜਾਕਉਨਦ
ਰਿਕਰੇਇ॥ਜੋਤਿਸੁਭਾਵੈਨਾਨਕਾਕਾਗਹੁਹੰਸੁਕਰੇਇ॥੨॥ਪਉੜੀ॥ ॥ਕੀਤਾਲੋੜੀ
ਐਕੰਮੁਸੁਹਰਿਪਹਿਆਖੀਐ॥ਕਾਰਜੁਦੇਇਸਵਾਰਿਸਤਿਗੁਰਸਚੁਸਾਖੀਐ॥ਸੰਤਾਸੰਗਿ
ਨਿਧਾਨੁਅੰਮ੍ਰਿਤੁਚਾਖੀਐ॥ਭੈਭੰਜਨਮਿਹਰਵਾਨਦਾਸਕੀਰਾਖੀਐ॥ਨਾਨਕਹਰਿਗੁਣਗਾਇ
ਅਲਖੁਪ੍ਰਭੁਲਾਖੀਐ॥੨੦॥ਸਲੋਕਮਃ੩ ॥ਜੀਉਪਿੰਡੁਸਭੁਤਿਸਕਾਸਭਸੈ
ਦੇਇਅਧਾਰੁ॥ਨਾਨਕਗੁਰਮੁਖਿਸੇਵੀਐਸਦਾਸਦਾਦਾਤਾਰੁ॥ਹਉਬਲਿਹਾਰੀਤਿਨਕਉਜਿ
ਨਿਧਿਆਇਆਹਰਿਨਿਰੰਕਾਰੁ॥ਓਨਾਕੇਮੁਖਸਦਉਜਲੇਓਨਾਨੋਸਭੁਜਗਤੁਕਰੇਨਮਸਕਾਰੁ
॥੧॥ਮਃ੩ ॥ਸਤਿਗੁਰਮਿਲਿਐਉਲਟੀਭਈਨਵਨਿਧਿਖਰਚਿਉਖਾਉ॥ਅਠਾਰਹ
ਸਿਧੀਪਿਛੈਲਗੀਆਫਿਰਨਿਨਿਜਘਰਿਵਸੈਨਿਜਥਾਇ॥ਅਨਹਦਧੁਨੀਸਦਵਜਦੇਉ
ਨਮਨਿਹਰਿਲਿਵਲਾਇ॥ਨਾਨਕਹਰਿਭਗਤਿਤਿਨਾਕੈਮਨਿਵਸੈਜਿਨਮਸਤਕਿਲਿਖਿ
ਆਧੁਰਿਪਾਇ॥੨॥ਪਉੜੀ॥ ॥ਹਉਢਾਢੀਹਰਿਪ੍ਰਭਖਸਮਕਾਹਰਿਕੈਦਰਿਆਇਆ
॥ਹਰਿਅੰਦਰਿਸੁਣੀਪੂਕਾਰਢਾਢੀਮੁਖਿਲਾਇਆ॥ਹਰਿਪੁਛਿਆਢਾਢੀਸਦਿਕੈਕਿਤੁ
ਅਰਥਿਤੂੰਆਇਆ॥ਨਿਤਦੇਵਹੁਦਾਨੁਦਇਆਲਪ੍ਰਭਹਰਿਨਾਮੁਧਿਆਇਆ॥ਹਰਿਦ
ਤੈਹਰਿਨਾਮੁਜਪਾਇਆਨਾਨਕੁਪੈਨਾਇਆ॥੨੧॥੧॥

੧ਓ ਸਤਿਗੁਰਪ੍ਰਸਾਦਿ॥

ਸਿਰੀਰਾਗੁ॥ ॥ਕਬੀਰਜੀਉਕਾ॥ ਏਕੁਸੁਆਨਕੈਘਰਿਗਾਵਣਾ॥

ਜਨਨੀਜਾਨਤਸੁਤੁਬਡਾਹੋਤੁਹੈ॥ਇਤਨਾਕੁਨਜਾਨੈਜਿਦਿਨਦਿਨਅਵਧਘਟਤੁਹੈ॥ਮੋਰਮੋਰ
ਕਰਿਅਧਿਕਲਾਡੁਧਰਿਪੇਖਤਹੀਜਮਰਾਉਹਸੈ॥੧॥ਐਸਾਤੈਜਗੁਭਰਮਿਲਾਇਆ॥
ਕੈਸੇਬੂਝੈਜਬਮੋਹਿਆਹੈਮਾਇਆ॥੧॥ਰਹਾਉ॥ਕਹਤਕਬੀਰਛੋਡਿਬਿਖਿਆਰਸਇ
ਤੁਸੰਗਤਿਨਿਹਚਉਮਰਣਾ॥ਰਮਈਆਜਪਹੁਪ੍ਰਾਣੀਅਨਤਜੀਵਣਬਾਣੀਇਨਬਿਧਿ
ਭਵਸਾਗਰੁਤਰਣਾ॥੨॥ਜਾਂਤਿਸੁਭਾਵੈਤਾਲਾਗੈਭਾਉ॥ਭਰਮੁਭੁਲਾਵਾਵਿਚਹੁਜਾਇ॥
ਉਪਜੈਸਹਜੁਗਿਆਨਮਤਿਜਾਗੈ॥ਗੁਰਪ੍ਰਸਾਦਿਅੰਤਰਿਲਿਵਲਾਗੈ॥੩॥ਇਤੁਸੰਗਤਿ
ਨਾਹੀਮਰਣਾ॥ਹੁਕਮੁਪਛਾਣਿਤਾਖਸਮੈਮਿਲਣਾ॥੧॥ਰਹਾਉਦੂਜਾ॥

ਸਿਰੀਰਾਗੁਤ੍ਰਿਲੋਚਨਕਾ॥ ॥ਮਾਇਆਮੋਹੁਮਨਿਆਗਲੜਾਪ੍ਰਾਣੀਜਰਾਮਰਣੁਭ
ਉਵਿਸਰਿਗਇਆ॥ਕੁਟੰਬੁਦੇਖਿਬਿਗਸਹਿਕਮਲਾਜਿਉਪਰਘਰਿਜੋਹਹਿਕਪਟਨ
ਰਾ॥੧॥ਦੂੜਾਆਇਓਹਿਜਮਹਿਤਣਾ॥ਤਿਨਆਗਲੜੈਮੈਰਹਣੁਨਜਾਇ॥ਕੋਈਕੋਈ
ਸਾਜਣੁਆਇਕਹੈ॥ਮਿਲੁਮੇਰੇਬੀਠੁਲਾਲੈਬਾਹੜੀਵਲਾਇ॥ਮਿਲੁਮੇਰੇਰਮਈਆਮੈ
ਲੇਹਿਛਡਾਇ॥੧॥ਰਹਾਉ॥ਅਨਿਕਅਨਿਕਭੋਗਰਾਜਬਿਸਰੇਪ੍ਰਾਣੀਸੰਸਾਰਸਾਗਰਪੈ
ਅਮਰੁਭਇਆ॥ਮਾਇਆਮੂਠਾਚੇਤਸਿਨਾਹੀਜਨਮੁਗਵਾਇਓਆਲਸੀਆ॥੨॥
ਬਿਖਮਘੋਰਪੰਥਿਚਾਲਣਾਪ੍ਰਾਣੀਰਵਿਸਸਿਤਹਨਪ੍ਰਵੇਸੰ॥ਮਾਇਆਮੋਹੁਤਬਬਿਸ
ਰਿਗਇਆਜਾਂਤਜੀਅਲੇਸੰਸਾਰੰ॥੩॥ਆਜੁਮੇਰੈਮਨਿਪ੍ਰਗਟੁਭਇਆਹੈਪੇਖੀਅਲੇ
ਧਰਮਰਾਓ॥ਤਹਕਰਦਲਕਰਨਿਮਹਾਬਲੀਤਿਨਆਗਲੜੈਮੈਰਹਣੁਨਜਾਇ॥੪॥
ਜੇਕੋਮੂੰਉਪਦੇਸੁਕਰਤੁਹੈਤਾਵਣਿਤ੍ਰਿਣਿਰਤੜਾਨਾਰਾਇਣਾ॥ਐਜੀਤੂੰਆਪੇਸਭਕਿਛੁ
ਜਾਣਦਾ॥ਬਦਤਿਤ੍ਰਿਲੋਚਨੁਰਾਮਈਆ॥੫॥੨॥ਸ੍ਰੀਰਾਗੁਭਗਤਕਬੀਰਜੀਉਕਾ॥
ਅਚਰਜਏਕੁਸੁਨਹੁਰੇਪੰਡੀਆਅਬਕਿਛੁਕਹਨੁਨਜਾਈ॥ਸੁਰਿਨਰਗਣਗੰਧ੍ਰਬ
ਜਿਨਿਮੋਹੇਤ੍ਰਿਭਵਣਮੇਖੁਲੀਲਾਈ॥੧॥ਰਾਜਾਰਾਮਅਨਹਦਕਿੰਗੁਰੀਬਾਜੈ॥ਜਾ
ਕੀਦਿਸਟਿਨਾਦਲਿਵਲਾਗੈ॥੧॥ਰਹਾਉ॥ਭਾਠੀਗਗਨੁਸਿੰਙਿਆਅਰੁਚੁੰਙਿਆ
ਕਨਕਕਲਸਇਕੁਪਾਇਆ॥ਤਿਸੁਮਹਿਧਾਰਚੁਐਅਤਿਨਿਰਮਲਰਸਮਹਿਰਸਨਚੁਆ
ਇਆ॥੨॥ਏਕਜੁਬਾਤਅਨੂਪਬਨੀਹੈਪਵਨਪਿਆਲਾਸਾਜਿਆ॥ਤੀਨਿਭਵਨਮ
ਹਿਏਕੋਜੋਗੀਕਹਹੁਕਵਨੁਹੈਰਾਜਾ॥੩॥ਐਸੇਗਿਆਨਪ੍ਰਗਟਿਆਪੁਰਖੋਤਮਕਹੁਕਬੀ
ਰਰੰਗਿਰਾਤਾ॥ਅਉਰਦੁਨੀਸਭਭਰਮਿਭੁਲਾਨੀਮਨੁਰਾਮਰਸਾਇਨਮਾਤਾ॥੪॥੩॥
ਸ੍ਰੀਰਾਗੁਬਾਣੀਭਗਤਬੇਣੀਜੀਉਕੀ॥
ਪਹਰਿਆਕੈਘਰਿਗਾਵਣਾ॥ ੧ਓਸਤਿਗੁਰਪ੍ਰਸਾਦਿ॥
ਰੇਨਰਗਰਭਕੁੰਡਲਜਬਆਛਤਉਰਧਧਿਆਨਲਿਵਲਾਗਾ॥ਮਿਰਤਕਪਿੰਡਿਪ
ਦਮਦਨਾਅਹਿਨਿਸਿਏਕੁਅਗਿਆਨਸੁਨਾਗਾ॥ਤੇਦਿਨਸੰਮਲੁਕਸਟਮਹਾਦੁਖਅਬ
ਚਿਤੁਅਧਿਕਪਸਾਰਿਆ॥ਗਰਭਛੋਡਿਮ੍ਰਿਤਮੰਡਲਆਇਆਤਉਨਰਹਰਿਮਨਹੁਬਿ

ਸਾਰਿਆ॥੧॥ਫਿਰਿਪਛੁਤਾਵਹਿਗਾਮੂੜਿਆਤੂੰਕਵਨਕੁਮਤਿਭ੍ਰਮਿਲਾਗਾ॥ਚੇਤਿਰਾ
ਮੁਨਾਹੀਜਮਪੁਰਿਜਾਹਿਗਾਜਨੁਬਿਚਰੈਅਨਰਾਧਾ॥੧॥ਰਹਾਉ॥ਬਾਲਬਿਨੋਦਚਿ
ਦਰਸਲਾਗਾਖਿਨੁਖਿਨੁਮੋਹਿਬਿਆਪੈ॥ਰਸੁਮਿਸੁਮੇਧੁਅੰਮ੍ਰਿਤੁਬਿਖੁਚਾਖੀਤਉਪੰਚ
ਪ੍ਰਗਟਸੰਤਾਪੈ॥ਜਪੁਤਪੁਸੰਜਮੁਛੋਡਿਸੁਕ੍ਰਿਤਮਤਿਰਾਮਨਾਮੁਨਅਰਾਧਿਆ॥ਉਛ
ਲਿਆਕਾਮੁਕਾਲਮਤਿਲਾਗੀਤਉਆਨਿਸਕਤਿਗਲਬਾਂਧਿਆ॥੨॥ਤਰੁਣਤੇਜੁ
ਪਰਤ੍ਰਿਅਮੁਖੁਜੋਹਹਿਸਰੁਅਪਸਰੁਨਪਛਾਣਿਆ॥ਉਨਮਤਕਾਮਿਮਹਾਬਿਖੁਭੂਲੈ
ਪਾਪੁਪੁੰਨੁਨਪਛਾਨਿਆ॥ਸੁਤਸੰਪਤਦੇਖਿਇਹੁਮਨੁਗਰਬਿਆਰਾਮੁਰਿਦੈਤੇਖੋਇਆ॥
ਅਵਰਮਰਤਮਾਇਆਮਨੁਤੋਲੇਤਉਭਗਮੁਖਿਜਨਮੁਵਿਗੋਇਆ॥੩॥ਪੁੰਡਰਕੇ
ਸਕੁਸਮਤੇਧਉਲੇਸਪਤਪਾਤਾਲਕੀਬਾਣੀ॥ਲੋਚਨਸ੍ਰਮਹਿਬੁਧਿਬਲਨਾਠੀਤਾਕਾ
ਮੁਪਵਸਿਮਾਧਾਣੀ॥ਤਾਤੇਬਿਖੈਭਈਮਤਿਪਾਵਸਿਕਾਇਆਕਮਲੁਕੁਮਲਾਣਾ॥
ਅਵਗਤਿਬਾਣਿਛੋਡਿਮ੍ਰਿਤਮੰਡਲਿਤਉਪਾਛੈਪਛੁਤਾਣਾ॥੪॥ਨਿਕੁਟੀਦੇਹਦੇਖਿਧੁ
ਨਿਉਪਜੈਮਾਨਕਰਤਨਹੀਬੂਝੈ॥ਲਾਲਚੁਕਰੈਜੀਵਨਪਦਕਾਰਨਲੋਚਨਕਛੂਨਸੂ
ਝੈ॥ਥਾਕਾਤੇਜੁਉਡਿਆਮਨੁਪੰਖੀਘਰਿਆਂਙਨਿਨਸੁਖਾਈ॥ਬੇਣੀਕਹੈਸੁਨਹੁਰੇਭ
ਗਤਹੁਮਰਨਮੁਕਤਿਕਿਨਿਪਾਈ॥੫॥੧॥੪॥
ਸਿਰੀਰਾਗੁ॥ ॥ਤੋਹੀਮੋਹੀਮੋਹੀਤੋਹੀਅੰਤਰੁਕੈਸਾ॥ਕਨਕਕਟਿਕਜਲਤਰੰ
ਗਜੈਸਾ॥੧॥ਜਉਪੈਹਮਨਪਾਪਕਰੰਤਾਅਹੇਅਨੰਤਾ॥ਪਤਿਤਪਾਵਨਨਾਮੁਕੈਸੇਹੁਂ
ਤਾ॥੧॥ਰਹਾਉ॥ਤੁਮ੍ਹਜੁਨਾਇਕਆਛਹੁਅੰਤਰਜਾਮੀ॥ਪ੍ਰਭਤੇਜਨੁਜਾਨੀਜੈਜਨ
ਤੇਸੁਆਮੀ॥੨॥ਸਰੀਰੁਆਰਾਧੈਮੋਕਉਬੀਚਾਰੁਦੇਹੂ॥ਰਵਿਦਾਸਸਮਦਲਸਮ
ਝਾਵੈਕੋਊ॥੩॥੧॥੫॥

ਰਾਗੁਮਾਝਚਉਪਦੇਘਰੁ੧ ਮਹਲਾ੪ ੧ਓ ਸਤਿਨਾਮੁਕਰਤਾਪੁਰਖੁਨਿਰਭਉਨਿਰਵੈਰੁ॥
ਅਕਾਲਮੂਰਤਿਅਜੂਨੀਸੈਭੰਗੁਰਪ੍ਰਸਾਦਿ॥
ਹਰਿਹਰਿਨਾਮੁਮੈਹਰਿਮਨਿਭਾਇਆ॥ਵਡਭਾਗੀਹਰਿਨਾਮੁਧਿਆਇਆ॥ਗੁਰਿਪੂ
ਰੈਹਰਿਨਾਮਸਿਧਿਪਾਈਕੋਵਿਰਲਾਗੁਰਮਤਿਚਲੈਜੀਉ॥੧॥ਮੈਹਰਿਹਰਿਖਰਚੁਲ
ਇਆਬੰਨਿਪਲੈ॥ਮੇਰਾਪ੍ਰਾਣਸਖਾਈਸਦਾਨਾਲਿਚਲੈ॥ਗੁਰਿਪੂਰੈਹਰਿਨਾਮੁਦਿੜਾਇ
ਆਹਰਿਨਿਹਚਲੁਹਰਿਧਨੁਪਲੈਜੀਉ॥੨॥ਹਰਿਹਰਿਸਜਣੁਮੇਰਾਪ੍ਰੀਤਮੁਰਾਇਆ॥
ਕੋਈਆਣਿਮਿਲਾਵੈਮੇਰੇਪ੍ਰਾਣਜੀਵਾਇਆ॥ਹਉਰਹਿਨਸਕਾਬਿਨੁਦੇਖੇਪ੍ਰੀਤਮਾਮੈਨੀ
ਰੁਵਹੇਵਹਿਚਲੈਜੀਉ॥੩॥ਸਤਿਗੁਰੁਮਿਤ੍ਰੁਮੇਰਾਬਾਲਸਖਾਈ॥ਹਉਰਹਿਨਸਕਾਬਿ
ਨੁਦੇਖੇਮੇਰੀਮਾਈ॥ਹਰਿਜੀਉਕ੍ਰਿਪਾਕਰਹੁਗੁਰੁਮੇਲਹੁਜਨਨਾਨਕਹਰਿਧਨੁਪਲੈਜੀਉ
॥੪॥੧॥ਮਾਝਮਹਲਾ੪ ॥ਮਧੁਸੂਦਨਮੇਰੇਮਨਤਨਪ੍ਰਾਨਾ॥ਹਉਹਰਿਬਿਨੁ
ਦੂਜਾਅਵਰੁਨਜਾਨਾ॥ਕੋਈਸਜਣੁਸੰਤੁਮਿਲੈਵਡਭਾਗੀਮੈਹਰਿਪ੍ਰਭੁਪਿਆਰਾਦਸੈ
ਜੀਉ॥੧॥ਹਉਮਨੁਤਨੁਖੋਜੀਭਾਲਿਭਾਲਾਈ॥ਕਿਉਪਿਆਰਾਪ੍ਰੀਤਮੁਮਿਲੈਮੇਰੀਮਾ
ਈ॥ਮਿਲਿਸਤਸੰਗਤਿਖੋਜੁਦਸਾਈਵਿਚਿਸੰਗਤਿਹਰਿਪ੍ਰਭੁਵਸੈਜੀਉ॥੨॥ਮੇਰਾ
ਪਿਆਰਾਪ੍ਰੀਤਮੁਸਤਿਗੁਰੁਰਖਵਾਲਾ॥ਹਮਬਾਰਿਕਦੀਨਕਰਹੁਪ੍ਰਤਿਪਾਲਾ॥ਮੇਰਾਮਾ
ਤਾਪਿਤਾਗੁਰੁਸਤਿਗੁਰੁਪੂਰਾਗੁਰਜਲਮਿਲਿਕਮਲੁਵਿਗਸੈਜੀਉ॥੩॥ਮੈਬਿਨੁਗੁਰ
ਦੇਖੇਨੀਦਨਆਵੈ॥ਮੇਰੇਮਨਤਨਿਵੇਦਨਗੁਰਬਿਰਹੁਲਗਾਵੈ॥ਹਰਿਹਰਿਦਇਆਕਰ
ਹੁਗੁਰਮੇਲਹੁਜਨਨਾਨਕਗੁਰਮਿਲਿਰਹਸੈਜੀਉ॥੪॥੨॥ਮਾਝਮਹਲਾ੪
ਹਰਿਗੁਣਪੜੀਐਹਰਿਗੁਣਗੁਣੀਐ॥ਹਰਿਹਰਿਨਾਮੁਕਥਾਨਿਤਸੁਣੀਐ॥ਮਿਲਿਸ
ਤਸੰਗਤਿਹਰਿਗੁਣਗਾਏਜਗੁਭਉਜਲੁਦੁਤਰੁਤਰੀਐਜੀਉ॥੧॥ਆਉਸਖੀਹਰਿਮੇ
ਲੁਕਰੇਹਾ॥ਮੇਰੇਪ੍ਰੀਤਮਕਾਮੈਦੇਇਸਨੇਹਾ॥ਮੇਰਾਮਿਤ੍ਰੁਸਖਾਸੋਪ੍ਰੀਤਮੁਭਾਈਮੈਦਸੇਹਰਿਨ
ਰਹਰੀਐਜੀਉ॥੨॥ਮੇਰੀਬੇਦਨਹਰਿਗੁਰੁਪੂਰਾਜਾਣੈ॥ਹਉਰਹਿਨਸਕਾਬਿਨੁਨਾਮਵਖਾ
ਣੇ॥ਮੈਅਉਖਧੁਮੰਤ੍ਰੁਦੀਜੈਗੁਰਪੂਰੇਮੈਹਰਿਹਰਿਨਾਮਿਉਧਰੀਐਜੀਉ॥੩॥ਹਮਚਾਤ੍ਰਿ
ਕਦੀਨਸਤਿਗੁਰਸਰਣਾਈ॥ਹਰਿਹਰਿਨਾਮੁਬੂੰਦਮੁਖਿਪਾਈ॥ਹਰਿਜਲਨਿਧਿਹਮਜ

ਲਕਮੀਨੇਜਨਨਾਨਕਜਲਬਿਨੁਮਰੀਐਜੀਉ॥੪॥੩॥ਮਾਝਮਹਲਾ੪॥ਹਰਿ
ਜਨਸੰਤਮਿਲਹੁਮੇਰੇਭਾਈ॥ਮੇਰਾਹਰਿਪ੍ਰਭੁਦਸਹੁਮੈਭੁਖਲਗਾਈ॥ਮੇਰੀਸਰਧਾਪੂਰਿਜਗ
ਜੀਵਨਦਾਤੇਮਿਲਿਹਰਿਦਰਸਨਿਮਨੁਭੀਜੈਜੀਉ॥੧॥ਮਿਲਿਸਤਸੰਗਬੋਲੀਹਰਿਬਾਣੀ॥
ਹਰਿਹਰਿਕਥਾਮੇਰੈਮਨਿਭਾਣੀ॥ਹਰਿਹਰਿਅੰਮ੍ਰਿਤੁਹਰਿਮਨਿਭਾਵੈਮਿਲਿਸਤਿਗੁਰਅੰਮ੍ਰਿਤੁ
ਪੀਜੈਜੀਉ॥੨॥ਵਡਭਾਗੀਹਰਿਸੰਗਤਿਪਾਵਹਿ॥ਭਾਗਹੀਨਭ੍ਰਮਿਚੋਟਾਖਾਵਹਿ॥ਬਿਨੁਭਾ
ਗਾਸਤਸੰਗੁਨਲਭੈਬਿਨੁਸੰਗਤਿਮੈਲੁਭਰੀਜੈਜੀਉ॥੩॥ਮੈਆਇਮਿਲਹੁਜਗਜੀਵਨ
ਪਿਆਰੇ॥ਹਰਿਹਰਿਨਾਮੁਦਇਆਮਨਿਧਾਰੇ॥ਗੁਰਮਤਿਨਾਮੁਮੀਠਾਮਨਿਭਾਇਆਜਨ
ਨਾਨਕਨਾਮਿਮਨੁਭੀਜੈਜੀਉ॥੪॥੪॥ਮਾਝਮਹਲਾ੪ ॥ਹਰਿਗੁਰਗਿਆਨੁਹਰਿਰਸੁਹ
ਰਿਪਾਇਆ॥ਮਨੁਹਰਿਰੰਗਿਰਾਤਾਹਰਿਰਸੁਪੀਆਇਆ॥ਹਰਿਹਰਿਨਾਮੁਮੁਖਿਹਰਿਹਰਿ
ਬੋਲੀਮਨੁਹਰਿਰਸਿਟੁਲਿਟੁਲਿਪਉਦਾਜੀਉ॥੧॥ਆਵਹੁਸੰਤਮੈਗਲਿਮੇਲਾਈਐ॥ਮੇਰੇ
ਪ੍ਰੀਤਮਕੀਮੈਕਥਾਸੁਣਾਈਐ॥ਹਰਿਕੇਸੰਤਮਿਲਹੁਮਨੁਦੇਵਾਜੋਗੁਰਬਾਣੀਮੁਖਿਚਉਦਾ
ਜੀਉ॥੨॥ਵਡਭਾਗੀਹਰਿਸੰਤੁਮਿਲਾਇਆ॥ਗੁਰਿਪੂਰੈਹਰਿਰਸੁਮੁਖਿਪਾਇਆ॥ਭਾਗਹੀ
ਨਸਤਿਗੁਰੁਨਹੀਪਾਇਆਮਨਮੁਖੁਗਰਭਜੂਨੀਨਿਤਿਪਉਦਾਜੀਉ॥੩॥ਆਪਿਦਇਆਲਿ
ਦਇਆਪ੍ਰਭਿਧਾਰੀ॥ਮਲੁਹਉਮੈਬਿਖਿਆਸਭਨਿਵਾਰੀ॥ਨਾਨਕਹਟਪਟਣਵਿਚਿਕਾਂਇਆਹਰਿ
ਲੈਦੇਗੁਰਮੁਖਿਸਉਦਾਜੀਉ॥੪॥੫॥ਮਾਝਮਹਲਾ੪ ॥ਹਉਗੁਣਗੋਵਿੰਦਹਰਿਨਾਮੁਧਿ
ਆਈ॥ਮਿਲਿਸੰਗਤਿਮਨਿਨਾਮੁਵਸਾਈ॥ਹਰਿਪ੍ਰਭਅਗਮਅਗੋਚਰਸੁਆਮੀਮਿਲਿਸਤਿ
ਗੁਰਹਰਿਰਸੁਕੀਚੈਜੀਉ॥੧॥ਧਨੁਧਨੁਹਰਿਜਨਜਿਨਿਹਰਿਪ੍ਰਭੁਜਾਤਾ॥ਜਾਇਪੁਛਾਜਨਹਰਿ
ਕੀਬਾਤਾ॥ਪਾਵਮਲੋਵਾਮਲਿਮਲਿਧੋਵਾਮਿਲਿਹਰਿਜਨਹਰਿਰਸੁਪੀਚੈਜੀਉ॥੨॥ਸਤਿ
ਗੁਰਦਾਤੈਨਾਮੁਦ੍ਰਿੜਾਇਆ॥ਵਡਭਾਗੀਗੁਰਦਰਸਨੁਪਾਇਆ॥ਅੰਮ੍ਰਿਤਰਸੁਸਚੁਅੰ
ਮ੍ਰਿਤੁਬੋਲੀ॥ਗੁਰਿਪੂਰੈਅੰਮ੍ਰਿਤੁਲੀਚੈਜੀਉ॥੩॥ਹਰਿਸਤਸੰਗਤਿਸਤਪੁਰਖੁਮਿਲਾਈਐਮਿ
ਲਿਸਤਿਸੰਗਤਿਹਰਿਨਾਮੁਧਿਆਈਐ॥ਨਾਨਕਹਰਿਕਥਾਸੁਣੀਮੁਖਿਬੋਲੀਗੁਰਮਤਿਹਰਿਨਾ
ਮਿਪਰੀਚੈਜੀਉ॥੪॥੬॥ਮਾਝਮਹਲਾ੪ ॥ਆਵਹੁਭੈਣੇਤੁਸੀਮਿਲਹੁਪਿਆਰੀਆ
॥ਜੋਮੇਰਾਪ੍ਰੀਤਮੁਦਸੇਤਿਸਕੈਹਉਵਾਰੀਆ॥ਮਿਲਿਸਤਸੰਗਤਿਲਧਾਹਰਿਸਜਣੁਹਉ

ਸਤਿਗੁਰਵਿਟਹੁਘੁਮਾਇਆਜੀਉ॥੧॥ਜਹਜਹਦੇਖਾਤਹਤਹਸੁਆਮੀ॥ਤੂੰਘਟਿਘਟਿਰਵਿ
ਆਅੰਤਰਜਾਮੀ॥ਗੁਰਿਪੂਰੈਹਰਿਨਾਲਿਦਿਖਾਲਿਆਹਉਸਤਿਗੁਰਵਿਟਹੁਸਦਵਾਰਿ
ਆਜੀਉ॥੨॥ਏਕੋਪਵਣੁਮਾਟੀਸਭਏਕਾਸਭਏਕਾਜੋਤਿਸਬਾਈਆ॥ਸਭਇਕਾਜੋਤਿਵ
ਰਤੈਭਿਨਿਭਿਨਿਨਰਲਈਕਿਸੈਦੀਰਲਾਈਆ॥ਗੁਰਪ੍ਰਸਾਦੀਇਕੁਨਦਰੀਆਇਆਹਉ
ਸਤਿਗੁਰਵਿਟਹੁਵਤਾਇਆਜੀਉ॥੩॥ਜਨੁਨਾਨਕੁਬੋਲੈਅੰਮ੍ਰਿਤਬਾਣੀ॥ਗੁਰਸਿਖਾਂਕੈ
ਮਨਿਪਿਆਰੀਭਾਣੀ॥ਉਪਦੇਸੁਕਰੇਗੁਰੁਸਤਿਗੁਰੁਪੂਰਾ॥ਗੁਰੁਸਤਿਗੁਰੁਪਰਉਪਕਾਰੀਆ
ਜੀਉ॥੪॥੭॥ਸਤਚਉਪਦੇਮਹਲੇਚਉਥੇਕੇ॥

ਮਾਝਮਹਲਾ੫ ਚਉਪਦੇ॥ ਘਰੁ੧ ਮੇਰਾਮਨੁਲੋਚੈਗੁਰਦਰਸ
ਨਤਾਈ॥ਬਿਲਪਕਰੇਚਾਤ੍ਰਿਕਕੀਨਿਆਈ॥ਤ੍ਰਿਖਾਨਉਤਰੈਸਾਂਤਿਨਆਵੈਬਿਨੁਦਰ
ਸਨਸੰਤਪਿਆਰੇਜੀਉ॥੧॥ਹਉਘੋਲੀਜੀਉਘੋਲਿਘੁਮਾਈਗੁਰਦਰਸਨਸੰਤਪਿ
ਆਰੇਜੀਉ॥੧॥ਰਹਾਉ॥ਤੇਰਾਮੁਖੁਸੁਹਾਵਾਜੀਉਸਹਜਧੁਨਿਬਾਣੀ॥ਚਿਰਹੋਆਦੇਖੇ
ਸਾਰਿੰਗਪਾਣੀ॥ਧੰਨੁਸੁਦੇਸੁਜਹਾਤੂੰਵਸਿਆਮੇਰੇਸਜਣਮੀਤਮੁਰਾਰੇਜੀਉ॥੨॥ਹਉਘੋ
ਲੀਹਉਘੋਲਿਘੁਮਾਈਗੁਰਸਜਣਮੀਤਮੁਰਾਰੇਜੀਉ॥੧॥ਰਹਾਉ॥ਇਕਘੜੀਨਮਿਲਤੇ
ਤਾਕਲਜੁਗੁਹੋਤਾ॥ਹੁਣਿਕਦਿਮਿਲੀਐਪ੍ਰਿਅਤੁਧੁਭਗਵੰਤਾ॥ਮੋਹਿਰੈਣਿਨਵਿਹਾਵੈਨੀਦ
ਨਆਵੈਬਿਨੁਦੇਖੇਗੁਰਦਰਬਾਰੇਜੀਉ॥੩॥ਹਉਘੋਲੀਜੀਉਘੋਲਿਘੁਮਾਈਤਿਸੁਸਚੇਗੁਰ
ਦਰਬਾਰੇਜੀਉ॥੧॥ਰਹਾਉ॥ਭਾਗੁਹੋਆਗੁਰਿਸੰਤੁਮਿਲਾਇਆ॥ਪ੍ਰਭੁਅਬਿਨਾਸੀਘਰਮ
ਹਿਪਾਇਆ॥ਸੇਵਕਰੀਪਲੁਚਸਾਨਵਿਛੁੜਾਜਨਨਾਨਕਦਾਸਤੁਮਾਰੇਜੀਉ॥੪॥ਹਉਘੋਲੀ
ਜੀਉਘੋਲਿਘੁਮਾਈਜਨਨਾਨਕਦਾਸਤੁਮਾਰੇਜੀਉ॥੧॥ਰਹਾਉ॥੧॥੮॥ਰਾਗੁਮਾਝਮਹ
ਲਾ੫ ॥ਸਾਰੁਤਿਸੁਹਾਵੀਜਿਤੁਤੁਧੁਸਮਾਲੀ॥ਸੋਕੰਮੁਸੁਹੇਲਾਜੋਤੇਰੀਘਾਲੀ॥ਸੋਰਿਦਾਸੁਹੇ
ਲਾਜਿਤੁਰਿਦੈਤੂੰਵੁਠਾਸਭਨਾਕੇਦਾਤਾਰਾਜੀਉ॥੧॥ਤੂੰਸਾਝਾਸਾਹਿਬੁਬਾਪੁਹਮਾਰਾ॥ਨਉਨਿਧਿ
ਤੇਰੈਅਖੁਟਭੰਡਾਰਾ॥ਜਿਸੁਤੂੰਦੇਹਿਸੁਤ੍ਰਿਪਤਿਅਘਾਵੈਸੋਈਭਗਤੁਤੁਮਾਰਾਜੀਉ॥੨॥ਸਭੁ
ਕੋਆਸੈਤੇਰੀਬੈਠਾ॥ਘਟਘਟਅੰਤਰਿਤੂੰਹੈਵੁਠਾ॥ਸਭੇਸਾਝੀਵਾਲਸਦਾਇਨਿਤੂੰਕਿਸੈਨ
ਦਿਸਹਿਬਾਹਰਾਜੀਉ॥੩॥ਤੂੰਆਪੇਗੁਰਮੁਖਿਮੁਕਤਿਕਰਾਇਹਿ॥ਤੂੰਆਪੇਮਨਮੁਖਿਜਨ

ਮਿਭਵਾਇਹਿ॥ਨਾਨਕਦਾਸਤੇਰੈਬਲਿਹਾਰੈਸਭੁਤੇਰਾਖੇਲੁਦਸਾਹਰਾਜੀਉ॥੪॥੨॥੯॥
ਮਾਝਮਹਲਾ੫॥ਅਨਹਦੁਵਾਜੈਸਹਜਿਸੁਹੇਲਾ॥ਸਬਦਿਅਨੰਦਕਰੇਸਦਕੇਲਾ॥ਸਹਜਗੁ
ਫਾਮਹਿਤਾੜੀਲਾਈਆਸਣੁਊਚਸਵਾਰਿਆਜੀਉ॥੧॥ਫਿਰਿਘਿਰਿਅਪੁਨੇਗ੍ਰਿਹਮਹਿਆਇਆ
॥ਜੋਲੋੜੀਦਾਸੋਈਪਾਇਆ॥ਤ੍ਰਿਪਤਿਅਘਾਇਰਹਿਆਹੈਸੰਤਹੁਗੁਰਿਅਨਭਉਪੁਰਖੁਦਿਖਾ
ਰਿਆਜੀਉ॥੨॥ਆਪੇਰਾਜਨੁਆਪੇਲੋਗਾ॥ਆਪਿਨਿਰਬਾਣੀਆਪੇਭੋਗਾ॥ਆਪੇਤਖਤਿਬੈਠਾ
ਸਚੁਨਿਆਈ॥ਸਭਚੂਕੀਕੂਕਪੁਕਾਰਿਆਜੀਉ॥੩॥ਜੇਹਾਡਿਠਾਮੈਤੇਹੋਕਹਿਆ॥ਤਿਸੁਰਸੁ
ਆਇਆਜਿਨਿਭੇਦੁਲਹਿਆ॥ਜੋਤੀਜੋਤਿਮਿਲੀਸੁਖੁਪਾਇਆਜਨਨਾਨਕਇਕੁਪਸਾ
ਰਿਆਜੀਉ॥੪॥੩॥੧੦॥ ਮਾਝਮਹਲਾ੫ ॥ਜਿਤੁਘਰਿਪਿਰਿਸੋਹਾਗੁਬਣਾਇਆ॥
ਤਿਤੁਘਰਿਸਖੀਏਮੰਗਲੁਗਾਇਆ॥ਅਨਦਬਿਨੋਦਤਿਤੈਘਰਿਸੋਹਹਿਜੋਧਨਕੰਤਿ
ਸਿਗਾਰੀਜੀਉ॥੧॥ਸਾਗੁਣਵੰਤੀਸਾਵਡਭਾਗਣਿ॥ਪੁਤ੍ਰਵੰਤੀਸੀਲਵੰਤਿਸੋਹਾਗਣਿ॥ਰੂਪ
ਵੰਤਿਸਾਸੁਘੜਿਬਿਚਖਣਿਜੋਧਨਕੰਤਪਿਆਰੀਜੀਉ॥੨॥ਅਚਾਰਵੰਤਿਸਾਈਪਰਧਾਨੇ॥ਸ
ਭਸੀਗਾਰਬਣੇਤਿਸੁਗਿਆਨੇ॥ਸਾਕੁਲਵੰਤੀਸਾਸਭਰਾਈਜੋਪਿਰਿਕੈਰੰਗਿਸਵਾਰੀਜੀਉ
॥੩॥ਮਹਿਮਾਤਿਸਕੀਕਹਣੁਨਜਾਇ॥ਜੋਪਿਰਿਮੇਲਿਲਈਅੰਗਿਲਾਇ॥ਥਿਰੁਸੋਹਾ
ਗੁਵਰੁਅਗਮੁਅਗੋਚਰੁਜਨਨਾਨਕਪ੍ਰੇਮਸਾਧਾਰੀਜੀਉ॥੪॥੪॥੧੧॥ਮਾਝਮਹਲਾ੫
॥ ਖੋਜਤਖੋਜਤਦਰਸਨਚਾਹੇ॥ਭਾਤਿਭਾਤਿਬਨਬਨਅਵਗਾਹੇ॥ਨਿਰਗੁਣੁਸਰਗੁ
ਣੁਹਰਿਹਰਿਮੇਰਾਕੋਈਹੈਜੀਉਆਣਿਮਿਲਾਵੈਜੀਉ॥੧॥ਖਟੁਸਾਸਤ੍ਰਬਿਚਰਤਮੁਖਿ
ਗਿਆਨਾ॥ਪੂਜਾਤਿਲਕੁਤੀਰਥਇਸਨਾਨਾ॥ਨਿਵਲੀਕਰਮਆਸਨਚਉਰਾਸੀਹਇ
ਨਮਹਿਸਾਂਤਿਨਆਵੈਜੀਉ॥੨॥ਅਨਿਕਬਰਖਕੀਏਜਪਤਾਪਾ॥ਗਵਨੁਕੀਆਧਰਤੀ
ਭਰਮਾਤਾ॥ਇਕੁਖਿਨੁਹਿਰਦੈਸਾਂਤਿਨਆਵੈਜੋਗੀਬਹੁੜਿਬਹੁੜਿਉਠਿਧਾਵੈਜੀਉ॥੩॥
ਕਰਿਕਿਰਪਾਮੋਹਿਸਾਧੁਮਿਲਾਇਆ॥ਮਨੁਤਨੁਸੀਤਲੁਧੀਰਜੁਪਾਇਆ॥ਪ੍ਰਭੁਅਬਿ
ਨਾਸੀਬਸਿਆਘਟਭੀਤਰਿਹਰਿਮੰਗਲੁਨਾਨਕੁਗਾਵੈਜੀਉ॥੪॥੫॥੧੨॥ਮਾਝਮਹ
ਲਾ੫ ॥ਪਾਰਬ੍ਰਹਮਅਪਰੰਪਰਦੇਵਾ॥ਅਗਮਅਗੋਚਰਅਲਖਅਭੇਵਾ॥ਦੀਨਦ
ਇਆਲਗੋਪਾਲਗੋਬਿੰਦਾਹਰਿਧਿਆਵਹੁਗੁਰਮੁਖਿਗਾਤੀਜੀਉ॥੧॥ਗੁਰਮੁਖਿਮਧੁਸੂ

ਦਨੁਨਿਸਤਾਰੇ।ਗੁਰਮੁਖਿਸੰਗੀਕ੍ਰਿਸਨਮੁਰਾਰੇ।ਦਇਆਲਦਮੋਦਰੁਗੁਰਮੁਖਿਪਾਈਐਹੋ
ਰੁਕਿਤੈਨਭਾਤੀਜੀਉ॥੨॥ਨਿਰਹਾਰੀਕੇਸਵਨਿਰਵੈਰਾ।ਕੋਟਿਜਨਾਜਾਕੇਪੂਜਹਿਪੈਰਾ।ਗੁ
ਰਮੁਖਿਹਿਰਦੈਜਾਕੈਹਰਿਹਰਿਸੋਈਭਗਤੁਇਕਾਤੀਜੀਉ॥੩॥ਅਮੋਘਦਰਸਨਬੇਅੰਤਅ
ਪਾਰਾ।ਵਡਸਮਰਥੁਸਦਾਦਾਤਾਰਾ।ਗੁਰਮੁਖਿਨਾਮੁਜਪੀਐਤਿਤੁਤਰੀਐਗਤਿਨਾਨਕ
ਵਿਰਲੀਜਾਤੀਜੀਉ॥੪॥੬॥੧੩॥ਮਾਝਮਹਲਾ੫ ॥ਕਹਿਆਕਰਣਾਦਿਤਾਲੈਣਾ।
ਗਰੀਬਾਅਨਾਥਾਤੇਰਾਮਾਣਾ।ਸਭਕਿਛੁਤੂੰਹੈਤੂੰਹੈਮੇਰੇਪਿਆਰੇਤੇਰੀਕੁਦਰਤਿਕਉਬਲਿਜਾ
ਈਜੀਉ॥੧॥ਭਾਣੈਉਝੜਭਾਣੈਰਾਹਾ।ਭਾਣੈਹਰਿਗੁਣਗੁਰਮੁਖਿਗਾਵਾਹਾ।ਭਾਣੈਭਰਮਿਭਵੈ
ਬਹੁਜੂਨੀਸਭਕਿਛੁਤਿਸੈਰਜਾਈਜੀਉ॥੨॥ਨਾਕੋਮੂਰਖੁਨਾਕੋਸਿਆਣਾ।ਵਰਤੈਸਭਕਿਛੁ
ਤੇਰਾਭਾਣਾ।ਅਗਮਅਗੋਚਰਬੇਅੰਤਅਥਾਹਾਤੇਰੀਕੀਮਤਿਕਹਣੁਨਜਾਈਜੀਉ॥੩॥
ਖਾਕੁਸੰਤਨਕੀਦੇਹੁਪਿਆਰੇ।ਆਇਪਇਆਹਰਿਤੇਰੈਦੁਆਰੈ।ਦਰਸਨਪੇਖਤਮਨੁ
ਆਘਾਵੈਨਾਨਕਮਿਲਣੁਸੁਭਾਈਜੀਉ॥੪॥੭॥੧੪॥ਮਾਝਮਹਲਾ੫ ਦੁਖੁਤਦੇ
ਜਾਵਿਸਰਿਜਾਵੈ।ਭੁਖਵਿਆਪੈਬਹੁਬਿਧਿਧਾਵੈ।ਸਿਮਰਤਨਾਮੁਸਦਾਸੁਹੇਲਾਜਿਸੁਦੇਵੈ
ਦੀਨਦਇਆਲਾਜੀਉ॥੧॥ਸਤਿਗੁਰੁਮੇਰਾਵਡਸਮਰਥਾ।ਜੀਇਸਮਾਲੀਤਾਸਭੁਦੁਖੁ
ਲਥਾ।ਚਿੰਤਾਰੋਗੁਗਈਹਉਪੀੜਾਆਪਿਕਰੇਪ੍ਰਤਿਪਾਲਾਜੀਉ॥੨॥ਬਾਰਿਕਵਾਂਗੀਹ-
ਉਸਭਕਿਛੁਮੰਗਾ।ਦੇਦੇਤੋਟਿਨਾਹੀਪ੍ਰਭਰੰਗਾ।ਪੈਰੀਪੈਪੈਬਹੁਤੁਮਨਾਈਦੀਨਦਇਆ
ਲਗੋਪਾਲਾਜੀਉ॥੩॥ਹਉਬਲਿਹਾਰੀਸਤਿਗੁਰਪੂਰੇ।ਜਿਨਿਬੰਧਨਕਾਟੇਸਗਲੇਮੇਰੇ।
ਹਿਰਦੈਨਾਮੁਦੇਨਿਰਮਲਕੀਏਨਾਨਕਰੰਗਿਰਸਾਲਾਜੀਉ॥੪॥੮॥੧੫॥ਮਾਝਮਹਲਾ੫॥
ਲਾਲਗੋਪਾਲਦਇਆਲਰੰਗੀਲੇ।ਗਹਿਰਗੰਭੀਰਬੇਅੰਤਗੋਵਿੰਦੇ।ਊਚਅਥਾਹਬੇਅੰਤਸੁਆ
ਮੀਸਿਮਰਿਸਿਮਰਿਹਉਜੀਵਾਂਜੀਉ॥੧॥ਦੁਖਭੰਜਨਨਿਧਾਨਅਮੋਲੇ।ਨਿਰਭਉਨਿਰਵੈਰਅ
ਥਾਹਅਤੋਲੇ।ਅਕਾਲਮੂਰਤਿਅਜੂਨੀਸੰਭੌਮਨਸਿਮਰਤਠੰਢਾਥੀਵਾਂਜੀਉ॥੨॥ਸਦਾ
ਸੰਗੀਹਰਿਰੰਗਗੋਪਾਲਾ।ਊਚਨੀਚਕਰੇਪ੍ਰਤਿਪਾਲਾ।ਨਾਮੁਰਸਾਇਣੁਮਨੁਤ੍ਰਿਪਤਾਇ
ਣੁਗੁਰਮੁਖਿਅੰਮ੍ਰਿਤੁਪੀਵਾਂਜੀਉ॥੩॥ਦੁਖਿਸੁਖਿਪਿਆਰੇਤੁਧੁਧਿਆਈ।ਏਹਸੁਮ
ਤਿਗੁਰੂਤੇਪਾਈ।ਨਾਨਕਕੀਧਰਤੂੰਹੈਠਾਕੁਰਹਰਿਰੰਗਿਪਾਰਿਪਰੀਵਾਂਜੀਉ॥੪॥੯॥੧੬॥ਮਾਝਮਹਲਾ੫

॥ਧੰਨੁਸੁਵੇਲਾਜਿਤੁਮੈਸਤਿਗੁਰੁਮਿਲਿਆ॥ਸਫਲੁਦਰਸਨੁਨੇਤ੍ਰਪੇਖਤਤਰਿਆ॥ਧੰਨੁਮੂਰਤਚ
ਸੇਪਲਘੜੀਆਧੰਨਿਸੁਓਇਸੰਜੋਗਾਜੀਉ॥੧॥ਉਦਮੁਕਰਤਮਨੁਨਿਰਮਲੁਹੋਆ॥ਹਰਿਮਾਰ
ਗਿਚਲਤਭ੍ਰਮੁਸਗਲਾਖੋਇਆ॥ਨਾਮੁਨਿਧਾਨੁਸਤਿਗੁਰੂਸੁਣਾਇਆਮਿਟਿਗਇਆਸਗਲਾਰੋ
ਗਾਜੀਉ॥੨॥ਅੰਤਰਿਬਾਹਰਿਤੇਰੀਬਾਣੀ॥ਤੁਧੁਆਪਿਕਥੀਤੈਆਪਿਵਖਾਣੀ॥ਗੁਰਿਕਹਿ
ਆਸਭੁਏਕੋਏਕੋਅਵਰੁਨਕੋਈਹੋਇਗਾਜੀਉ॥੩॥ਅੰਮ੍ਰਿਤਰਸੁਹਰਿਗੁਰਤੇਪੀਆ॥ਹਰਿਪੈਨ
ਣੁਨਾਮੁਭੋਜਨੁਥੀਆ॥ਨਾਮਿਰੰਗਨਾਮਿਚੋਜਤਮਾਸੇਨਾਉਨਾਨਕਕੀਨੇਭੋਗਾਜੀਉ॥੪॥੧੦॥੧੭॥
ਮਾਝਮਹਲਾ੫ ॥ਸਗਲਸੰਤਨਪਹਿਵਸਤੁਇਕਮਾਗਉ॥ਕਰਉਬਿਨੰਤੀਮਾਨੁਤਿ
ਆਗਉ॥ਵਾਰਿਵਾਰਿਜਾਈਲਖਵਰੀਆਦੇਹੁਸੰਤਨਕੀਧੂਰਾਜੀਉ॥੧॥ਤੁਮਦਾਤੇਤੁਮਪੁਰਖ
ਬਿਧਾਤੇ॥ਤੁਮਸਮਰਥਸਦਾਸੁਖਦਾਤੇ॥ਸਭਕੋਤੁਮਹੀਤੇਵਰਸਾਵੈਅਉਸਰੁਕਰਹੁਹਮਾਰਾਪੂ
ਰਾਜੀਉ॥੨॥ਦਰਸਨਿਤੇਰੈਭਵਨਪੁਨੀਤਾ॥ਆਤਮਗੜੁਬਿਖਮੁਤਿਨਾਹੀਜੀਤਾ॥ਤੁਮਦਾਤੇਤੁ
ਮਪੁਰਖਬਿਧਾਤੇਤੁਧੁਜੇਵਡੁਅਵਰੁਨਸੂਰਾਜੀਉ॥੩॥ਰੇਨੁਸੰਤਨਕੀਮੇਰੈਮੁਖਿਲਾਗੀ॥ਦੁਰਮ
ਤਿਬਿਨਸੀਕੁਬੁਧਿਅਭਾਗੀ॥ਸਚਘਰਿਬੈਸਿਰਹੇਗੁਣਗਾਏਨਾਨਕਬਿਨਸੇਕੂਰਾਜੀਉ॥੪॥
੧੧॥੧੮॥ਮਾਝਮਹਲਾ੫ ॥ਵਿਸਰੁਨਾਹੀਏਵਡਦਾਤੇ॥ਕਰਿਕਿਰਪਾਭਗਤਨਸੰਗਿ
ਰਾਤੇ॥ਦਿਨਸੁਰੈਣਿਜਿਉਤੁਧੁਧਿਆਈਏਹੁਦਾਨੁਮੋਹਿਕਰਣਾਜੀਉ॥੧॥ਮਾਟੀਅੰਧੀਸੁਰਤਿ
ਸਮਾਈ॥ਸਭਕਿਛੁਦੀਆਭਲੀਆਜਾਈ॥ਅਨਦਬਿਨੋਦਚੋਜਤਮਾਸੇਤੁਧੁਭਾਵੈਸੋਹੋਣਾ
ਜੀਉ॥੨॥ਜਿਸਦਾਦਿਤਾਸਭੁਕਿਛੁਲੈਣਾ॥ਛਤੀਹਅੰਮ੍ਰਿਤਭੋਜਨੁਖਾਣਾ॥ਸੇਜਸੁਖਾਲੀਸੀ
ਤਲੁਪਵਣਾਸਹਜਕੇਲਰੰਗਕਰਣਾਜੀਉ॥੩॥ਸਾਬੁਧਿਦੀਜੈਜਿਤੁਵਿਸਰਹਿਨਾਹੀ॥ਸਾਮਤਿ
ਦੀਜੈਜਿਤੁਤੁਧੁਧਿਆਈ॥ਸਾਸਸਾਸਤੇਰੇਗੁਣਗਾਵਾਓਟਨਾਨਕਗੁਰਚਰਣਾਜੀਉ॥੪॥੧੨॥
੧੯॥ਮਾਝਮਹਲਾ੫ ॥ਸਿਫਤਿਸਾਲਾਹਣੁਤੇਰਾਹੁਕਮੁਰਜਾਈ॥ਸੋਗਿਆਨੁਧਿਆ
ਨੁਜੋਤੁਧੁਭਾਈ॥ਸੋਈਜਪੁਜੋਪ੍ਰਭਜੀਉਭਾਵੈਭਾਣੈਪੂਰਗਿਆਨਾਜੀਉ॥੧॥ਅੰਮ੍ਰਿਤੁਨਾਮੁਤੇ
ਰਾਸੋਈਗਾਵੈ॥ਜੋਸਾਹਿਬਤੇਰੈਮਨਿਭਾਵੈ॥ਤੂੰਸੰਤਨਕਾਸੰਤਤੁਮਾਰੇਸੰਤਸਾਹਿਬਮਨੁਮਾਨਾਜੀਉ
॥੨॥ਤੂੰਸੰਤਨਕੀਕਰਹਿਪ੍ਰਤਿਪਾਲਾ॥ਸੰਤਖੇਲਹਿਤੁਮਸੰਗਿਗੋਪਾਲਾ॥ਅਪੁਨੇਸੰਤਤੁਧੁਖਰੇਪਿ
ਆਰੇਤੂਸੰਤਨਕੇਪ੍ਰਾਨਾਜੀਉ॥੩॥ਉਨਸੰਤਨਕੈਮੇਰਾਮਨੁਕੁਰਬਾਨੇ॥ਜਿਨਤੂੰਜਾਤਾਜੋਤੁਧੁਮਨਿਭਾਨੇ॥

ਤਿਨਕੈਸੰਗਿਸਦਾਸੁਖੁਪਾਇਆਹਰਿਰਸਨਾਨਕਤ੍ਰਿਪਤਿਅਘਾਨਾਜੀਉ॥੪॥੧੩॥੨੦॥ਮਾਝ
ਮਹਲਾ ੫ ॥ਤੂੰਜਲਨਿਧਿਹਮਮੀਨਤੁਮਾਰੇ॥ਤੇਰਾਨਾਮੁਬੂੰਦਹਮਚਾਤ੍ਰਿਕਤਿਖਹਾਰੇ॥
ਤੁਮਰੀਆਸਪਿਆਸਾਤੁਮਰੀਤੁਮਹੀਸੰਗਿਮਨੁਲੀਨਾਜੀਉ॥੧॥ਜਿਉਬਾਰਿਕੁਪੀਖੀਰੁਅਘਾ
ਵੈ॥ਜਿਉਨਿਰਧਨੁਧਨੁਦੇਖਿਸੁਖੁਪਾਵੈ॥ਤ੍ਰਿਖਾਵੰਤਜਲੁਪੀਵਤਠੰਢਾਤਿਉਹਰਿਸੰਗਿਇ
ਹੁਮਨੁਭੀਨਾਜੀਉ॥੨॥ਜਿਉਅੰਧਿਆਰੈਦੀਪਕੁਪਰਗਾਸਾ॥ਭਰਤਾਚਿਤਵਤਪੂਰਨਆਸ
ਾ॥ਮਿਲਿਪ੍ਰੀਤਮਜਿਉਹੋਤਅਨੰਦਾਤਿਉਹਰਿਰੰਗਿਮਨੁਰੰਗੀਨਾਜੀਉ॥੩॥ਸੰਤਨਮੋਕਉਹਰਿਮ
ਾਰਗਿਪਾਇਆ॥ਸਾਧਕ੍ਰਿਪਾਲਿਹਰਿਸੰਗਿਗਿਝਾਇਆ॥ਹਰਿਹਮਰਾਹਮਹਰਿਕੇਦਾਸੇਨਾਨਕ
ਸਬਦੁਗੁਰੂਸਚੁਦੀਨਾਜੀਉ॥੪॥੧੪॥੨੧॥ਮਾਝਮਹਲਾ ੫ ॥ਅੰਮ੍ਰਿਤਨਾਮੁਸਦਾ
ਨਿਰਮਲੀਆ॥ਸੁਖਦਾਈਦੂਖਬਿਡਾਰਨਹਰੀਆ॥ਅਵਰਿਸਾਦਚਖਿਸਗਲੇਦੇਖੇਮਨਹਰਿ
ਰਸੁਸਭਤੇਮੀਠਾਜੀਉ॥੧॥ਜੋਜੋਪੀਵੈਸੋਤ੍ਰਿਪਤਾਵੈ॥ਅਮਰੁਹੋਵੈਜੋਨਾਮਰਸੁਪਾਵੈ॥ਨਾਮਨਿ
ਧਾਨਤਿਸਹਿਪਰਾਪਤਿਜਿਸੁਸਬਦੁਗੁਰੂਮਨਿਵੂਠਾਜੀਉ॥੨॥ਜਿਨਿਹਰਿਰਸੁਪਾਇਆਸੋ
ਤ੍ਰਿਪਤਿਅਘਾਨਾ॥ਜਿਨਿਹਰਿਸਾਦੁਪਾਇਆਸੋਨਾਹਿਡੁਲਾਨਾ॥ਤਿਸਹਿਪਰਾਪਤਿਹਰਿਹਰਿਨ
ਾਮਾਜਿਸੁਮਸਤਕਿਭਾਗੀਠਾਜੀਉ॥੩॥ਹਰਿਇਕਸੁਹਥਿਆਇਆਵਰਸਾਣੇਬਹੁਤੇਰੇ॥ਤਿ
ਸੁਲਗਿਮੁਕਤੁਭਏਘਣੇਰੇ॥ਨਾਮੁਨਿਧਾਨਾਗੁਰਮੁਖਿਪਾਈਐਕਹੁਨਾਨਕਵਿਰਲੀਡੀਠਾਜੀ
ਉ॥੪॥੧੫॥੨੨॥ਮਾਝਮਹਲਾ ੫ ॥ਨਿਧਿਸਿਧਿਰਿਧਿਹਰਿਹਰਿਹਰਿਮੇਰੈ॥ਜਨ
ਮੁਪਦਾਰਥੁਗਹਿਰਗੰਭੀਰੈ॥ਲਾਖਕੋਟਖੁਸੀਆਰੰਗਰਾਵੈਜੋਗੁਰਲਾਗਾਪਾਈਜੀਉ॥੧॥ਦ
ਰਸਨੁਪੇਖਤਭਏਪੁਨੀਤਾ॥ਸਗਲਉਧਾਰੇਭਾਈਮੀਤਾ॥ਅਗਮਅਗੋਚਰੁਸੁਆਮੀਅਪੁਨਾਗੁ
ਰਕ੍ਰਿਪਾਤੇਸਚੁਧਿਆਈਜੀਉ॥੨॥ਜਾਕਉਖੋਜਹਿਸਰਬਉਪਾਏ॥ਵਡਭਾਗੀਦਰਸਨੁਕੋ
ਵਿਰਲਾਪਾਏ॥ਊਚਅਪਾਰਅਗੋਚਰਥਾਨਾਓਹੁਮਹਲੁਗੁਰੂਦੇਖਾਈਜੀਉ॥੩॥ਗਹਿਰਗੰ
ਭੀਰਅੰਮ੍ਰਿਤਨਾਮੁਤੇਰਾ॥ਮੁਕਤਿਭਇਆਜਿਸੁਰਿਦੈਵਸੇਰਾ॥ਗੁਰਬੰਧਨਤਿਨਕੇਸਗਲੇਕਾ
ਟੇਜਨਨਾਨਕਸਹਜਿਸਮਾਈਜੀਉ॥੪॥੧੬॥੨੩॥ਮਾਝਮਹਲਾ ੫ ॥ਪ੍ਰਭਕਿਰ
ਪਾਤੇਹਰਿਹਰਿਧਿਆਵਉ॥ਪ੍ਰਭੂਦਇਆਤੇਮੰਗਲੁਗਾਵਉ॥ਊਠਤਬੈਠਤਸੋਵਤਜਾਗ
ਤਹਰਿਧਿਆਈਐਸਗਲਅਵਰਦਾਜੀਉ॥੧॥ਨਾਮੁਅਉਖਧੁਮੋਕਉਸਾਧੂਦੀਆ॥ਕਿ

ਲਬਿਖਕਾਟੇਨਿਰਮਲੁਥੀਆ॥ਅਨਦੁਭਇਆਨਿਕਸੀਸਭਪੀਰਾਸਗਲਬਿਨਾਸੇਦਰਦਾਜੀ ੫੧
ਉ॥੨॥ਜਿਸਕਾਅੰਗੁਕਰੇਮੇਰਾਪਿਆਰਾ॥ਸੋਮੁਕਤਾਸਾਗਰਸੰਸਾਰਾ॥ਸਤਿਕਰੇਜਿਨਿਗੁਰੂਪ
ਛਾਤਾਸੋਕਾਹੇਕਉਡਰਦਾਜੀਉ॥੩॥ਜਬਤੇਸਾਧੂਸੰਗਤਿਪਾਏ॥ਗੁਰਭੇਟਤਹਉਗਈਬਲਾ
ਏ॥ਸਾਸਿਸਾਸਿਹਰਿਗਾਵੈਨਾਨਕੁਸਤਿਗੁਰਢਾਕਿਲੀਆਮੇਰਾਪੜਦਾਜੀਉ॥੪॥੧੭॥੨੪
॥ਮਾਝਮਹਲਾ ੫ ॥ਓਤਿਪੋਤਿਸੇਵਕਸੰਗਿਰਾਤਾ॥ਪ੍ਰਭਪ੍ਰਤਿਪਾਲੇਸੇਵਕਸੁਖ
ਦਾਤਾ॥ਪਾਣੀਪਖਾਪੀਸਉਸੇਵਕਕੈਠਾਕੁਰਹੀਕਾਆਹਰੁਜੀਉ॥੧॥ਕਾਟਿਸਿਲਕਪ੍ਰਭਿਸੇ
ਵਲਾਇਆ॥ਹੁਕਮੁਸਾਹਿਬਕਾਸੇਵਕਮਨਿਭਾਇਆ॥ਸੋਈਕਮਾਵੈਜੋਸਾਹਿਬਭਾਵੈਸੇਵ
ਕੁਅੰਤਰਿਬਾਹਰਿਮਾਹਰੁਜੀਉ॥੨॥ਤੂੰਦਾਨਾਠਾਕੁਰੁਸਭਬਿਧਿਜਾਨਹਿ॥ਠਾਕੁਰਕੇਸੇਵਕ
ਹਰਿਰੰਗਮਾਣਹਿ॥ਜੋਕਿਛੁਠਾਕੁਰਕਾਸੋਸੇਵਕਕਾਸੇਵਕੁਠਾਕੁਰਹੀਸੰਗਿਜਾਹਰੁਜੀਉ॥੩
॥ਅਪੁਨੈਠਾਕੁਰਿਜੋਪਹਿਰਾਇਆ॥ਬਹੁਰਿਨਲੇਖਾਪੁਛਿਬੁਲਾਇਆ॥ਤਿਸੁਸੇਵਕਕੈਨਾ
ਨਕਕੁਰਬਾਣੀਸੋਗਹਿਰਗਭੀਰਾਗਉਹਰੁਜੀਉ॥੪॥੧੮॥੨੫॥ਮਾਝਮਹਲਾ ੫
ਸਭਕਿਛੁਘਰਮਹਿਬਾਹਰਿਨਾਹੀ॥ਬਾਹਰਿਟੋਲੈਸੋਭਰਮਿਭੁਲਾਹੀ॥ਗੁਰਪਰਸਾਦੀਜਿਨੀ
ਅੰਤਰਿਪਾਇਆਸੋਅੰਤਰਿਬਾਹਰਿਸੁਹੇਲਾਜੀਉ॥੧॥ਝਿਮਿਝਿਮਿਵਰਸੈਅੰਮ੍ਰਿਤਧਾਰਾ॥ਮ
ਨੁਪੀਵੈਸੁਨਿਸਬਦੁਬੀਚਾਰਾ॥ਅਨਦਬਿਨੋਦਕਰੇਦਿਨਰਾਤੀਸਦਾਸਦਾਹਰਿਕੇਲਾਜੀਉ॥੨
॥ਜਨਮਜਨਮਕਾਵਿਛੁੜਿਆਮਿਲਿਆ॥ਸਾਧਕ੍ਰਿਪਾਤੇਸੂਕਾਹਰਿਆ॥ਸੁਮਤਿਪਾਏਨਾਮੁ
ਧਿਆਏਗੁਰਮੁਖਿਹੋਏਮੇਲਾਜੀਉ॥੩॥ਜਲਤਰੰਗੁਜਿਉਜਲਹਿਸਮਾਇਆ॥ਤਿਉਜੋਤੀਸੰ
ਗਿਜੋਤਿਮਿਲਾਇਆ॥ਕਹੁਨਾਨਕਭ੍ਰਮਕਟੇਕਿਵਾੜਾਬਹੁੜਿਨਹੋਈਐਜਉਲਾਜੀਉ॥੪॥੧
੯॥੨੬॥ਮਾਝਮਹਲਾ ੫ ॥ਤਿਸੁਕੁਰਬਾਣੀਜਿਨਿਤੂੰਸੁਣਿਆ॥ਤਿਸੁਬਲਿ
ਹਾਰੀਜਿਨਿਰਸਨਾਭਣਿਆ॥ਵਾਰਿਵਾਰਿਜਾਈਤਿਸੁਵਿਟਹੁਜੋਮਨਿਤਨਿਤੁਧੁਆਰਾਧੇਜੀ
ਉ॥੧॥ਤਿਸੁਚਰਣਪਖਾਲੀਜੋਤੇਰੈਮਾਰਗਿਚਾਲੈ॥ਨੈਨਨਿਹਾਲੀਤਿਸੁਪੁਰਖਦਇਆਲੈ॥
ਮਨੁਦੇਵਾਤਿਸੁਅਪੁਨੇਸਾਜਨਜਿਨਿਗੁਰਮਿਲਿਸੋਪ੍ਰਭੁਲਾਧੇਜੀਉ॥੨॥ਸੇਵਡਭਾਗੀਜਿ
ਨਿਤੁਮਜਾਣੇ॥ਸਭਕੈਮਧੇਅਲਿਪਤਨਿਰਬਾਣੇ॥ਸਾਧਕੈਸੰਗਿਉਨਿਭਉਜਲੁਤਰਿਆਸ
ਗਲਦੂਤਉਨਿਸਾਧੇਜੀਉ॥੩॥ਤਿਨਕੀਸਰਣਿਪਰਿਆਮਨੁਮੇਰਾ॥ਮਾਣੁਤਾਣੁਤਜਿ

ਮੋਹੁਅੰਧੇਰਾ॥ਨਾਮੁਦਾਨੁਦੀਜੈਨਾਨਕਕਉਤਿਸੁਪ੍ਰਭਅਗਮਅਗਾਧੇਜੀਉ॥੪॥੨੦॥੨੭॥
ਮਾਝਮਹਲਾ ੫ ॥ਤੂੰਪੇਡੁਸਾਖਤੇਰੀਫੂਲੀ॥ਤੂੰਸੂਖਮੁਹੋਆਅਸਥੂਲੀ॥ਤੂੰਜਲ
ਨਿਧਿਤੂੰਫੇਨੁਬੁਦਬੁਦਾਤੁਧੁਬਿਨੁਅਵਰੁਨਭਾਲੀਐਜੀਉ॥੧॥ਤੂੰਸੂਤੁਮਣੀਏਭੀਤੂੰਹੈ
॥ਤੂੰਗੰਠੀਮੇਰੁਸਿਰਿਤੂੰਹੈ॥ਆਦਿਮਧਿਅੰਤਿਪ੍ਰਭੁਸੋਈਅਵਰੁਨਕੋਇਦਿਖਾਲੀਐਜੀਉ॥
੨॥ਤੂੰਨਿਰਗੁਣੁਸਰਗੁਣੁਸੁਖਦਾਤਾ॥ਤੂੰਨਿਰਬਾਣੁਰਸੀਆਰੰਗਿਰਾਤਾ॥ਅਪਣੇਕਰਤਬ
ਆਪੇਜਾਣਹਿਆਪੇਤੁਧੁਸਮਾਲੀਐਜੀਉ॥੩॥ਤੂੰਠਾਕੁਰੁਸੇਵਕੁਫੁਨਿਆਪੇ॥ਤੂੰਗੁਪਤੁ
ਪ੍ਰਗਟੁਪ੍ਰਭਆਪੇ॥ਨਾਨਕਦਾਸੁਸਦਾਗੁਣਗਾਵੈਇਕਭੋਰੀਨਦਰਿਨਿਹਾਲੀਐਜੀਉ॥੪॥
੨੧॥੨੮॥ਮਾਝਮਹਲਾ ੫ ॥ਸਫਲੁਸੁਬਾਣੀਜਿਤੁਨਾਮੁਵਖਾਣੀ॥ਗੁਰਪਰ
ਸਾਦਿਕਿਨੈਵਿਰਲੈਜਾਣੀ॥ਧੰਨੁਸੁਵੇਲਾਜਿਤੁਹਰਿਗਾਵਤਸੁਨਣਾਆਏਤੇਪਰਵਾਨਾ
ਜੀਉ॥੧॥ਸੇਨੇਤ੍ਰਪਰਵਾਣੁਜਿਨੀਦਰਸਨੁਪੇਖਾ॥ਸੇਕਰਭਲੇਜਿਨੀਹਰਿਜਸੁਲੇਖਾ॥
ਸੇਚਰਣਸੁਹਾਵੇਜੋਹਰਿਮਾਰਗਿਚਲੇਹਉਬਲਿਤਿਨਸੰਗਿਪਛਾਣਾਜੀਉ॥੨॥ਸੁਣਿ
ਸਾਜਨਮੇਰੇਮੀਤਪਿਆਰੇ॥ਸਾਧਸੰਗਿਖਿਨਮਾਹਿਉਧਾਰੇ॥ਕਿਲਵਿਖਕਾਟਿਹੋਆਮਨੁ
ਨਿਰਮਲੁਮਿਟਿਗਏਆਵਣਜਾਣਾਜੀਉ॥੩॥ਦੁਇਕਰਜੋੜਿਇਕੁਬਿਨਉਕਰੀਜੈ
॥ਕਰਿਕਿਰਪਾਡੁਬਦਾਪਥਰੁਲੀਜੈ॥ਨਾਨਕਕਉਪ੍ਰਭਭਏਕ੍ਰਿਪਾਲਾਪ੍ਰਭਨਾਨਕਮਨਿਭਾ
ਣਾਜੀਉ॥੪॥੨੨॥੨੯॥ਮਾਝਮਹਲਾ ੫ ॥ਅੰਮ੍ਰਿਤਬਾਣੀਹਰਿਹਰਿਤੇਰੀ॥
ਸੁਣਿਸੁਣਿਹੋਵੈਪਰਮਗਤਿਮੇਰੀ॥ਜਲਨਿਬੁਝੀਸੀਤਲੁਹੋਇਮਨੂਆਸਤਿਗੁਰਕਾਦ
ਰਸਨੁਪਾਏਜੀਉ॥੧॥ਸੂਖੁਭਇਆਦੁਖੁਦੂਰਿਪਰਾਨਾ॥ਸੰਤਰਸਨਹਰਿਨਾਮੁਵਖਾਨਾ॥ਜ
ਲਥਲਨੀਰਿਭਰੇਸਰਸੁਭਰਬਿਰਥਾਕੋਇਨਜਾਏਜੀਉ॥੨॥ਦਇਆਧਾਰੀਤਿਨਸਿਰ
ਜਨਹਾਰੇ॥ਜੀਅਜੰਤਸਗਲੇਪ੍ਰਤਿਪਾਰੇ॥ਮਿਹਰਵਾਨਕਿਰਪਾਲਦਇਆਲਾਸਗਲੇਤ੍ਰਿ
ਪਤਿਅਘਾਏਜੀਉ॥੩॥ਵਣੁਤ੍ਰਿਣੁਤ੍ਰਿਭਵਣੁਕੀਤੋਨੁਹਰਿਆ॥ਕਰਣਹਾਰਿਖਿਨਭੀ
ਤਰਿਕਰਿਆ॥ਗੁਰਮੁਖਿਨਾਨਕਤਿਸੈਅਰਾਧੇਮਨਕੀਆਸਪੁਜਾਏਜੀਉ॥੪॥੨੩॥੩੦॥
ਮਾਝਮਹਲਾ ੫ ॥ਤੂੰਮੇਰਾਪਿਤਾਤੂੰਹੈਮੇਰਾਮਾਤਾ॥ਤੂੰਮੇਰਾਬੰਧਪੁਤੂੰਮੇਰਾਭ੍ਰਾਤਾ॥
ਤੂੰਮੇਰਾਰਾਖਾਸਭਨੀਥਾਈਤਾਭਉਕੇਹਾਕਾੜਾਜੀਉ॥੧॥ਤੁਮਰੀਕ੍ਰਿਪਾਤੇਤੁਧੁਪਛਾਣਾ॥

ਤੂੰਮੇਰੀਓਟਤੂੰਹੈਮੇਰਾਮਾਣਾ॥ਤੁਝਬਿਨੁਦੂਜਾਅਵਰੁਨਕੋਈਸਭੁਤੇਰਾਖੇਲੁਅਖਾੜਾਜੀਉ॥
੨॥ਜੀਅਜੰਤਸਭਿਤੁਧੁਉਪਾਏ॥ਜਿਤੁਜਿਤੁਭਾਣਾਤਿਤੁਤਿਤੁਲਾਏ॥ਸਭੁਕਿਛੁਕੀਤਾਤੇ
ਰਾਹੋਵੈਨਾਹੀਕਿਛੁਅਸਾੜਾਜੀਉ॥੩॥ਨਾਮੁਧਿਆਇਮਹਾਸੁਖੁਪਾਇਆ॥ਹਰਿਗੁਣਗਾ
ਇਮੇਰਾਮਨੁਸੀਤਲਾਇਆ॥ਗੁਰਿਪੂਰੈਵਜੀਵਾਧਾਈਨਾਨਕਜਿਤਾਬਿਖਾੜਾਜੀਉ॥੪॥੨
੪॥੩੧॥ਮਾਝਮਹਲਾ ੫ ॥ਜੀਅਪ੍ਰਾਨਪ੍ਰਭਮਨਹਿਅਧਾਰਾ॥ਭਗਤਜੀਵਹਿ
ਗੁਣਗਾਇਅਪਾਰਾ॥ਗੁਣਨਿਧਾਨਅੰਮ੍ਰਿਤੁਹਰਿਨਾਮਾਹਰਿਧਿਆਇਧਿਆਇਸੁਖੁਪਾਇ
ਆਜੀਉ॥੧॥ਮਨਸਾਧਾਰਿਜੋਘਰਤੇਆਵੈ॥ਸਾਧਸੰਗਿਜਨਮੁਮਰਣੁਮਿਟਾਵੈ॥ਆਸਮ
ਨੋਰਥੁਪੂਰਨੁਹੋਵੈਭੇਟਤਗੁਰਦਰਸਾਇਆਜੀਉ॥੨॥ਅਗਮਅਗੋਚਰਕਿਛੁਮਿਤਿਨਹੀ
ਜਾਨੀ॥ਸਾਧਿਕਸਿਧਧਿਆਵਹਿਗਿਆਨੀ॥ਖੁਦੀਮਿਟੀਚੂਕਾਭੋਲਾਵਾਗੁਰਿਮਨਹੀਮ
ਹਿਪ੍ਰਗਟਾਇਆਜੀਉ॥੩॥ਅਨਦਮੰਗਲਕਲਿਆਣਨਿਧਾਨਾ॥ਸੂਖਸਹਜਹਰਿਨਾਮੁ
ਵਖਾਨਾ॥ਹੋਇਕ੍ਰਿਪਾਲੁਸੁਆਮੀਅਪਨਾਨਾਉਨਾਨਕਘਰਮਹਿਆਇਆਜੀਉ॥੪॥੨੫
॥੩੨॥ਮਾਝਮਹਲਾ ੫ ॥ਸੁਣਿਸੁਣਿਜੀਵਾਸੋਇਤੁਮਾਰੀ॥ਤੂੰਪ੍ਰੀਤਮੁਠ
ਾਕੁਰੁਅਤਿਭਾਰੀ॥ਤੁਮਰੇਕਰਤਬਤੁਮਹੀਜਾਣਹੁਤੁਮਰੀਓਟਗੋਪਾਲਾਜੀਉ॥੧॥ਗੁਣਗਾਵਤਮਨੁਹ
ਰਿਆਹੋਵੈ॥ਕਥਾਸੁਣਤਮਲੁਸਗਲੀਖੋਵੈ॥ਭੇਟਤਸੰਗਿਸਾਧਸੰਤਨਕੈਸਦਾਜਪਉਦਇਆ
ਲਾਜੀਉ॥੨॥ਪ੍ਰਭੁਅਪੁਨਾਸਾਸਿਸਾਸਿਸਮਾਰਉ॥ਇਹਮਤਿਗੁਰਪ੍ਰਸਾਦਿਮਨਿਧਾਰਉ॥ਤੁ
ਮਰੀਕ੍ਰਿਪਾਤੇਹੋਇਪ੍ਰਗਾਸਾਸਰਬਮਾਇਆਪ੍ਰਤਿਪਾਲਾਜੀਉ॥੩॥ਸਤਿਸਤਿਸਤਿਪ੍ਰਭੁਸੋਈ
॥ਸਦਾਸਦਾਸਦਆਪੇਹੋਈ॥ਚਲਿਤਤੁਮਾਰੇਪ੍ਰਗਟਪਿਆਰੇਦੇਖਿਨਾਨਕਭਏਨਿਹਾਲਾਜੀ
ਉ॥੪॥੨੬॥੩੩॥ਮਾਝਮਹਲਾ ੫ ॥ਹੁਕਮੀਵਰਸਣਲਾਗੇਮੇਹਾ॥ਸਾਜਨਸੰਤ
ਮਿਲਿਨਾਮੁਜਪੇਹਾ॥ਸੀਤਲਸਾਂਤਿਸਹਜਸੁਖੁਪਾਇਆਠਾਢਿਪਾਈਪ੍ਰਭਿਆਪੇਜੀਉ॥੧॥
ਸਭੁਕਿਛੁਬਹੁਤੋਬਹੁਤੁਉਪਾਇਆ॥ਕਰਿਕਿਰਪਾਪ੍ਰਭਿਸਗਲਰਜਾਇਆ॥ਦਾਤਿਕਰਹੁ
ਮੇਰੇਦਾਤਾਰਾਜੀਅਜੰਤਸਭਿਧ੍ਰਾਪੇਜੀਉ॥੨॥ਸਚਾਸਾਹਿਬੁਸਚੀਨਾਈ॥ਗੁਰਪਰਸਾਦਿਤਿਸੁ
ਸਦਾਧਿਆਈ॥ਜਨਮਮਰਣਭੈਕਾਟੇਮੋਹਾਬਿਨਸੇਸੋਗਸੰਤਾਪੇਜੀਉ॥੩॥ਸਾਸਿਸਾਸਿਨਾਨਕੁ
ਸਾਲਾਹੇ॥ਸਿਮਰਤਨਾਮੁਕਾਟੇਸਭਿਫਾਹੇ॥ਪੂਰਨਆਸਕਰੀਖਿਨਭੀਤਰਿਹਰਿਹਰਿਹਰਿਗੁਣਗਾ

॥ਆਉਸਾਜਨਸੰਤਮੀਤਪਿਆਰੇਮਿ
ਪੇਜੀਉ॥੪॥੨੭॥੩੪॥ਮਾਝਮਹਲਾ੫
ਲਿਗਾਵਹਗੁਣਅਗਮਅਪਾਰੇ॥ਗਾਵਤਸੁਣਤਸਭੇਹੀਮੁਕਤੇਸੋਧਿਆਈਐਜਿਨਿਹਮਕੀ
ਏਜੀਉ॥੧॥ਜਨਮਜਨਮਕੇਕਿਲਬਿਖਜਾਵਹਿ॥ਮਨਿਚਿੰਦੇਸੇਈਫਲਪਾਵਹਿ॥ਸਿਮਰਿ
ਸਾਹਿਬੁਸੋਸਚੁਸੁਆਮੀਰਿਜਕੁਸਭਸੁਕਉਦੀਏਜੀਉ॥੨॥ਨਾਮੁਜਪਤਸਰਬਸੁਖੁਪਾਈ
ਐ॥ਸਭੁਭਉਬਿਨਸੈਹਰਿਹਰਿਧਿਆਈਐ॥ਜਿਨਿਸੇਵਿਆਸੋਪਾਰਗਿਰਾਮੀਕਾਰਜਸਗਲੇ
ਥੀਏਜੀਉ॥੩॥ਆਇਪਇਆਤੇਰੀਸਰਣਾਈ॥ਜਿਉਭਾਵੈਤਿਉਲੈਹਿਮਿਲਾਈ॥ਕਰਿਕਿ
ਰਪਾਪ੍ਰਭੁਭਗਤੀਲਾਵਹੁਸਚੁਨਾਨਕਅੰਮ੍ਰਿਤੁਪੀਏਜੀਉ॥੪॥੨੮॥੩੫॥ਮਾਝਮਹਲਾ੫
ਭਏਕ੍ਰਿਪਾਲਗੋਵਿੰਦਗੁਸਾਈ॥ਮੇਘੁਵਰਸੈਸਭਨੀਥਾਈ॥ਦੀਨਦਇਆਲਸਦਾਕਿਰਪਾ
ਲਾਠਾਢਿਪਾਈਕਰਤਾਰੇਜੀਉ॥੧॥ਅਪੁਨੇਜੀਅਜੰਤਪ੍ਰਤਿਪਾਰੇ॥ਜਿਉਬਾਰਿਕਮਾਤਾਸੰਮਾਰੇ
॥ਦੁਖਭੰਜਨਸੁਖਸਾਗਰਸੁਆਮੀਦੇਤਸਗਲਆਹਾਰੇਜੀਉ॥੨॥ਜਲਿਥਲਿਪੂਰਿਰਹਿਆ
ਮਿਹਰਵਾਨਾ॥ਸਦਬਲਿਹਾਰਿਜਾਈਐਕੁਰਬਾਨਾ॥ਰੈਣਿਦਿਨਸੁਤਿਸੁਸਦਾਧਿਆਈਜਿ
ਖਿਨਮਹਿਸਗਲਉਧਾਰੇਜੀਉ॥੩॥ਰਾਖਿਲੀਏਸਗਲੇਪ੍ਰਭਿਆਪੇ॥ਉਤਰਿਗਏਸਭਸੋ
ਸੰਤਾਪੇ॥ਨਾਮੁਜਪਤਮਨੁਤਨੁਹਰੀਆਵਲੁਪ੍ਰਭਨਾਨਕਨਦਰਿਨਿਹਾਰੇਜੀਉ॥੪॥੨੯॥੩੬
ਮਾਝਮਹਲਾ੫ ॥ਜਿਥੈਨਾਮੁਜਪੀਐਪ੍ਰਭਪਿਆਰੇ॥ਸੇਅਸਥਲਸੋਇਨਚਉ
ਬਾਰੇ॥ਜਿਥੈਨਾਮੁਨਜਪੀਐਮੇਰੇਗੋਇਦਾਸੇਈਨਗਰਉਜਾੜੀਜੀਉ॥੧॥ਹਰਿਰੁਖੀਰੋਟੀਖਾਇ
ਸਮਾਲੇ॥ਹਰਿਅੰਤਰਿਬਾਹਰਿਨਦਰਿਨਿਹਾਲੇ॥ਖਾਇਖਾਇਕਰੇਬਦਫੈਲੀਜਾਣੁਵਿਸੂਕੀ
ਵਾੜੀਜੀਉ॥੨॥ਸੰਤਾਸੇਤੀਰੰਗੁਨਲਾਏ॥ਸਾਕਤਸੰਗਿਵਿਕਰਮਕਮਾਏ॥ਦੁਲਭਦੇਹਖੋਈ
ਅਗਿਆਨੀਜੜੁਅਪੁਣੀਆਪਿਉਪਾੜੀਜੀਉ॥੩॥ਤੇਰੀਸਰਣਿਮੇਰੇਦੀਨਦਇਆਲਾ
ਸੁਖਸਾਗਰਮੇਰੇਗੁਰਗੋਪਾਲਾ॥ਕਰਿਕਿਰਪਾਨਾਨਕੁਗੁਣਗਾਵੈਰਾਖਹੁਸਰਮਅਸਾੜੀਜੀਉ॥
੪॥੩੦॥੩੭॥ਮਾਝਮਹਲਾ੫ ॥ਚਰਣਠਾਕੁਰਕੇਰਿਦੈਸਮਾਣੇ॥ਕਲਿਕਲੇਸਸ
ਭਦੂਰਿਪਇਆਣੇ॥ਸਾਂਤਿਸੂਖਸਹਜਧੁਨਿਉਪਜੀਸਾਧੂਸੰਗਿਨਿਵਾਸਾਜੀਉ॥੧॥ਲਾਗੀ
ਪ੍ਰੀਤਿਨਤੂਟੈਮੂਲੇ॥ਹਰਿਅੰਤਰਿਬਾਹਰਿਰਹਿਆਭਰਪੂਰੇ॥ਸਿਮਰਿਸਿਮਰਿਸਿਮਰਿਗੁਣ
ਗਾਵਾਕਾਟੀਜਮਕੀਫਾਸਾਜੀਉ॥੨॥ਅੰਮ੍ਰਿਤੁਵਰਖੈਅਨਹਦਬਾਣੀ॥ਮਨਤਨਅੰਤਰਿ

ਸਾਂਤਿਸਮਾਣੀ॥ਤ੍ਰਿਪਤਿਅਘਾਇਰਹੇਜਨਤੇਰੇਸਤਿਗੁਰਿਕੀਆਦਿਲਾਸਾਜੀਉ॥੩॥ਜਿਸ ੫੩
ਕਾਸਾਤਿਸਤੇਫਲੁਪਾਇਆ॥ਕਰਿਕਿਰਪਾਪ੍ਰਭਸੰਗਿਮਿਲਾਇਆ॥ਆਵਣਜਾਣਰਹੇਵ
ਡਭਾਗੀਨਾਨਕਪੂਰਨਆਸਾਜੀਉ॥੪॥੩੧॥੩੮॥ਮਾਝਮਹਲਾ੫ ॥ਮੀਹੁਪਇ
ਆਪਰਮੇਸਰਿਪਾਇਆ॥ਜੀਅਜੰਤਸਭਿਸੁਖੀਵਸਾਇਆ॥ਗਇਆਕਲੇਸੁਭਇਆ
ਸੁਖੁਸਾਚਾਹਰਿਹਰਿਨਾਮੁਸਮਾਲੀਜੀਉ॥੧॥ਜਿਸਕੇਸੇਤਿਨਹੀਪ੍ਰਤਿਪਾਰੇ॥ਪਾਰਬ੍ਰਹਮਪ੍ਰ
ਭਏਰਖਵਾਰੇ॥ਸੁਣੀਬੇਨੰਤੀਠਾਕੁਰਿਮੇਰੈਪੂਰਨਹੋਈਘਾਲੀਜੀਉ॥੨॥ਸਰਬਜੀਆਕਉ
ਦੇਵਣਹਾਰਾ॥ਗੁਰਪਰਸਾਦੀਨਦਰਿਨਿਹਾਰਾ॥ਜਲਥਲਮਹੀਅਲਸਭਿਤ੍ਰਿਪਤਾਣੇਸਾਧੂਚ
ਰਨਪਖਾਲੀਜੀਉ॥੩॥ਮਨਕੀਇਛਪੁਜਾਵਣਹਾਰਾ॥ਸਦਾਸਦਾਜਾਈਬਲਿਹਾਰਾ॥
ਨਾਨਕਦਾਨੁਕੀਆਦੁਖਭੰਜਨਿਰਤੇਰੰਗਿਰਸਾਲੀਜੀਉ॥੪॥੩੨॥੩੯॥ਮਾਝਮਹਲਾ
੫ ॥ਮਨੁਤਨੁਤੇਰਾਧਨੁਭੀਤੇਰਾ॥ਤੂੰਠਾਕੁਰੁਸੁਆਮੀਪ੍ਰਭੁਮੇਰਾ॥ਜੀਉਪਿੰਡੁਸਭੁ
ਰਾਸਿਤੁਮਾਰੀਤੇਰਾਜੋਰੁਗੋਪਾਲਾਜੀਉ॥੧॥ਸਦਾਸਦਾਤੂੰਹੈਸੁਖਦਾਈ॥ਨਿਵਿਨਿਵਿਲਾਗਾ
ਤੇਰੀਪਾਈ॥ਕਾਰਕਮਾਵਾਜੇਤੁਧੁਭਾਵਾਜਾਤੂੰਦੇਹਿਦਇਆਲਾਜੀਉ॥੨॥ਪ੍ਰਭਤੁਮਤੇਲਹ
ਣਾਤੂੰਮੇਰਾਗਹਣਾ॥ਜੋਤੂੰਦੇਹਿਸੋਈਸੁਖੁਸਹਣਾ॥ਜਿਥੈਰਖਹਿਬੈਕੁੰਠੁਤਿਥਾਈਤੂੰਸਭਨਾਕੇ
ਪ੍ਰਤਿਪਾਲਾਜੀਉ॥੩॥ਸਿਮਰਿਸਿਮਰਿਨਾਨਕਸੁਖੁਪਾਇਆ॥ਆਠਪਹਰਤੇਰੇਗੁਣਗਾਇ
ਆ॥ਸਗਲਮਨੋਰਥਪੂਰਨਹੋਏਕਦੇਨਹੋਇਦੁਖਾਲਾਜੀਉ॥੪॥੩੩॥੪੦॥ਮਾਝਮਹਲਾ
੫ ॥ਪਾਰਬ੍ਰਹਮਿਪ੍ਰਭਿਮੇਘੁਪਠਾਇਆ॥ਜਲਿਥਲਿਮਹੀਅਲਿਦਹਦਿਸਿਵਰ
ਸਾਇਆ॥ਸਾਂਤਿਭਈਬੁਝੀਸਭਤ੍ਰਿਸਨਾਅਨਦੁਭਇਆਸਭਠਾਈਜੀਉ॥੧॥ਸੁਖਦਾ
ਤਾਦੁਖਭੰਜਨਹਾਰਾ॥ਆਪੇਬਖਸਿਕਰੇਜੀਅਸਾਰਾ॥ਅਪਨੇਕੀਤੇਨੋਆਪਿਪ੍ਰਤਿਪਾਲੇਪ
ਇਪੈਰੀਤਿਸਹਿਮਨਾਈਜੀਉ॥੨॥ਜਾਕੀਸਰਣਿਪਇਆਗਤਿਪਾਈਐ॥ਸਾਸਿਸਾਸਿਹ
ਰਿਨਾਮੁਧਿਆਈਐ॥ਤਿਸੁਬਿਨੁਹੋਰੁਨਦੂਜਾਠਾਕੁਰੁਸਭਤਿਸੈਕੀਆਜਾਈਜੀਉ॥੩॥
ਤੇਰਾਮਾਣੁਤਾਣੁਪ੍ਰਭਤੇਰਾ॥ਤੂੰਸਚਾਸਾਹਿਬੁਗੁਣੀਗਹੇਰਾ॥ਨਾਨਕੁਦਾਸੁਕਹੈਬੇਨੰਤੀਆਠ
ਪਹਰਤੁਧੁਧਿਆਈਜੀਉ॥੪॥੩੪॥੪੧॥ਮਾਝਮਹਲਾ੫ ॥ਸਭੇਸੁਖਭਏ
ਪ੍ਰਭਤੁਠੇ॥ਗੁਰਪੂਰੇਕੇਚਰਣਮਨਿਵੁਠੇ॥ਸਹਜਸਮਾਧਿਲਗੀਲਿਵਅੰਤਰਿਸੋਰਸੁਸੋ

ਬੀਜਾਣੈਜੀਉ॥੧॥ਅਗਮਅਗੋਚਰੁਸਾਹਿਬੁਮੇਰਾ॥ਘਟਘਟਅੰਤਰਿਵਰਤੈਨੇਰਾ॥ਸਦਾਅਲਿ
ਪਤੁਜੀਆਕਾਦਾਤਾਕੋਵਿਰਲਾਆਪੁਪਛਾਣੈਜੀਉ॥੨॥ਪ੍ਰਭਮਿਲਣੈਕੀਏਹਨੀਸਾਣੀ॥ਮਨਿ
ਇਕੋਸਚਾਹੁਕਮੁਪਛਾਣੀ॥ਸਹਜਿਸੰਤੋਖਿਸਦਾਤ੍ਰਿਪਤਾਸੇਅਨਦੁਖਸਮਕੈਭਾਣੈਜੀਉ॥੩॥
ਹਥੀਦਿਤੀਪ੍ਰਭਦੇਵਣਹਾਰੈ॥ਜਨਮਮਰਣਰੋਗਸਭਿਨਿਵਾਰੇ॥ਨਾਨਕਦਾਸਕੀਏਪ੍ਰਭਿਅਪੁਨੇਹ
ਰਿਕੀਰਤਨਿਰੰਗਮਾਣੇਜੀਉ॥੪॥੩੫॥੪੨॥ਮਾਝਮਹਲਾ੫ ॥ਕੀਨੀਦਇਆਗੋਪਾ
ਲਗੁਸਾਈ॥ਗੁਰਕੇਚਰਣਵਸੇਮਨਮਾਹੀ॥ਅੰਗੀਕਾਰੁਕੀਆਤਿਨਿਕਰਤੈਦੁਖਕਾਡੇਰਾਢਾਹਿ
ਆਜੀਉ॥੧॥ਮਨਿਤਨਿਵਸਿਆਸਚਾਸੋਈ॥ਬਿਖੜਾਥਾਨੁਨਦਿਸੈਕੋਈ॥ਦੂਤਦੁਸਮਣਸ
ਭਿਸਜਣਹੋਏਏਕੋਸੁਆਮੀਆਹਿਆਜੀਉ॥੨॥ਜੋਕਿਛੁਕਰੇਸੁਆਪੇਆਪੈ॥ਬੁਧਿਸਿਆ
ਣਪਕਿਛੂਨਜਾਪੈ॥ਆਪਣਿਆਸੰਤਾਨੋਆਪਿਸਹਾਈਪ੍ਰਭਿਭਰਮਭੁਲਾਵਾਲਾਹਿਆਜੀ
ਉ॥੩॥ਚਰਣਕਮਲਜਨਕਾਆਧਾਰੋ॥ਆਠਪਹਰਰਾਮਨਾਮੁਵਾਪਾਰੋ॥ਸਹਜਅਨੰਦਗਾ
ਵਹਿਗੁਣਗੋਵਿੰਦਪ੍ਰਭਨਾਨਕਸਰਬਸਮਾਹਿਆਜੀਉ॥੪॥੩੬॥੪੩॥ਮਾਝਮਹਲਾ੫
ਸੋਸਚੁਮੰਦਰੁਜਿਤੁਸਚੁਧਿਆਈਐ॥ਸੋਰਿਦਾਸੁਹੇਲਾਜਿਤੁਹਰਿਗੁਣਗਾਈਐ॥ਸਾਧਰਤਿ
ਸੁਹਾਵੀਜਿਤੁਵਸਹਿਹਰਿਜਨਸਚੇਨਾਮਵਿਟਹੁਕੁਰਬਾਣੋਜੀਉ॥੧॥ਸਚੁਵਡਾਈਕੀਮਨਪ
ਾਈ॥ਕੁਦਰਤਿਕਰਮੁਨਕਹਣਾਜਾਈ॥ਧਿਆਇਧਿਆਇਜੀਵਹਿਜਨਤੇਰੇਸਚੁਸਬਦੁਮ
ਨਿਮਾਣੋਜੀਉ॥੨॥ਸਚੁਸਾਲਾਹਣੁਵਡਭਾਗੀਪਾਈਐ॥ਗੁਰਪਰਸਾਦੀਹਰਿਗੁਣਗਾਈਐ
॥ਰੰਗਿਰਤੇਤੇਰੈਤੁਧੁਭਾਵਹਿਸਚੁਨਾਮੁਨੀਸਾਣੋਜੀਉ॥੩॥ਸਚੇਅੰਤੁਨਜਾਣੈਕੋਈ॥ਥਾਨਿਥਨੰ
ਤਰਿਸਚਾਸੋਈ॥ਨਾਨਕਸਚੁਧਿਆਈਐਸਦਹੀਅੰਤਰਜਾਮੀਜਾਣੋਜੀਉ॥੪॥੩੭॥੪੪
॥ਮਾਝਮਹਲਾ੫ ॥ਰੈਣਿਸੁਹਾਵੜੀਦਿਨਸੁਸੁਹੇਲਾ॥ਜਪਿਅੰਮ੍ਰਿਤਨਾਮੁਸੰਤਸੰ
ਗਿਮੇਲਾ॥ਘੜੀਮੂਰਤਸਿਮਰਤਪਲਵੰਞਹਿਜੀਵਣੁਸਫਲੁਤਿਥਾਈਜੀਉ॥੧॥ਸਿਮਰਤ
ਨਾਮੁਦੋਖਸਭਿਲਾਥੇ॥ਅੰਤਰਿਬਾਹਰਿਹਰਿਪ੍ਰਭੁਸਾਥੇ॥ਭੈਭਉਭਰਮੁਖੋਇਆਗੁਰਿਪੂਰੈਦੇ
ਖਾਸਭਨੀਜਾਈਜੀਉ॥੨॥ਪ੍ਰਭੁਸਮਰਥੁਵਡਊਚਅਪਾਰਾ॥ਨਉਨਿਧਿਨਾਮੁਭਰੇਭੰਡਾਰਾ॥
ਆਦਿਅੰਤਿਮਧਿਪ੍ਰਭੁਸੋਈਦੂਜਾਲਵੈਨਲਾਈਜੀਉ॥੩॥ਕਰਿਕਿਰਪਾਮੇਰੇਦੀਨਦਇਆ
ਲਾ॥ਜਾਚਿਕੁਜਾਚੈਸਾਧਰਵਾਲਾ॥ਦੇਹਿਦਾਨੁਨਾਨਕੁਜਨੁਮਾਗੈਸਦਾਸਦਾਹਰਿਧਿਆਈਜੀ

ਉ॥੪॥੩੮॥੪੫॥ਮਾਝਮਹਲਾ੫ ॥ਐਥੈਤੂੰਹੈਆਗੈਆਪੇ॥ਜੀਅਜੰਤ੍ਰਸਭਿ
ਤੇਰੇਥਾਪੇ॥ਤੁਧੁਬਿਨੁਅਵਰੁਨਕੋਈਕਰਤੇਮੈਧਰਓਟਤੁਮਾਰੀਜੀਉ॥੧॥ਰਸਨਾਜਪਿਜਪਿਜੀ
ਵੈਸੁਆਮੀ॥ਪਾਰਬ੍ਰਹਮਪ੍ਰਭਅੰਤਰਜਾਮੀ॥ਜਿਨਿਸੇਵਿਆਤਿਨਹੀਸੁਖੁਪਾਇਆਸੋਜ
ਨਮੁਨਜੂਐਹਾਰੀਜੀਉ॥੨॥ਨਾਮੁਅਵਖਧੁਜਿਨਿਜਨਤੇਰੈਪਾਇਆ॥ਜਨਮਜਨਮਕਾਰੋ
ਗੁਗਵਾਇਆ॥ਹਰਿਕੀਰਤਨੁਗਾਵਹੁਦਿਨੁਰਾਤੀਸਫਲਏਹਾਹੈਕਾਰੀਜੀਉ॥੩॥ਦ੍ਰਿਸਟਿ
ਧਾਰਿਅਪਨਾਦਾਸੁਸਵਾਰਿਆ॥ਘਟਘਟਅੰਤਰਿਪਾਰਬ੍ਰਹਮੁਨਮਸਕਾਰਿਆ॥ਇਕਸੁ
ਵਿਣੁਹੋਰੁਦੂਜਾਨਾਹੀਬਾਬਾਨਾਨਕਇਹਮਤਿਸਾਰੀਜੀਉ॥੪॥੩੯॥੪੬॥ਮਾਝਮਹਲਾ
੫ ॥ਮਨੁਤਨੁਰਤਾਰਾਮਪਿਆਰੇ॥ਸਰਬਸੁਦੀਜੈਅਪਨਾਵਾਰੇ॥ਆਠਪਹਰਗੋਵਿੰਦ
ਗੁਣਗਾਈਐਬਿਸਰੁਨਕੋਈਸਾਸਾਜੀਉ॥੧॥ਸੋਈਸਾਜਨੁਮੀਤੁਪਿਆਰਾ॥ਰਾਮਨਾਮੁਸਾਧ
ਸੰਗਿਬੀਚਾਰਾ॥ਸਾਧੂਸੰਗਿਤਰੀਜੈਸਾਗਰੁਕਟੀਐਜਮਕੀਫਾਸਾਜੀਉ॥੨॥ਚਾਰਿਪਦਾਰਥਹ
ਰਿਕੀਸੇਵਾ॥ਪਾਰਜਾਤੁਜਪਿਅਲਖਅਭੇਵਾ॥ਕਾਮੁਕ੍ਰੋਧੁਕਿਲਬਿਖਗੁਰਿਕਾਟੇਪੂਰਨਹੋਈ
ਆਸਾਜੀਉ॥੩॥ਪੂਰਨਭਾਗਭਏਜਿਸੁਪ੍ਰਾਣੀ॥ਸਾਧਸੰਗਿਮਿਲੇਸਾਰੰਗਪਾਣੀ॥ਨਾਨ
ਕਨਾਮੁਵਸਿਆਜਿਸੁਅੰਤਰਿਪਰਵਾਣੁਗਿਰਸਤਉਦਾਸਾਜੀਉ॥੪॥੪੦॥੪੭॥ਮਾਝਮ
ਹਲਾ੫ ॥ਸਿਮਰਤਨਾਮੁਰਿਦੈਸੁਖੁਪਾਇਆ॥ਕਰਿਕਿਰਪਾਭਗਤੀਪ੍ਰਗਟਾਇਆ
॥ਸੰਤਸੰਗਿਮਿਲਿਹਰਿਹਰਿਜਪਿਆਬਿਨਸੇਆਲਸਰੋਗਾਜੀਉ॥੧॥ਜਾਕੈਗ੍ਰਿਹਿਨਵਨਿ
ਧਿਹਰਿਭਾਈ॥ਤਿਸੁਮਿਲਿਆਜਿਸੁਪੁਰਬਕਮਾਈ॥ਗਿਆਨਧਿਆਨਪੂਰਨਪਰਮੇਸੁਰਪ੍ਰ
ਭੁਸਭਨਾਗਲਾਜੋਗਾਜੀਉ॥੨॥ਖਿਨਮਹਿਥਾਪਿਉਥਾਪਨਹਾਰਾ॥ਆਪਿਇਕੰਤੀਆਪਿ
ਪਸਾਰਾ॥ਲੇਪੁਨਹੀਜਗਜੀਵਨਦਾਤੇਦਰਸਨਡਿਠੇਲਹਨਿਵਿਜੋਗਾਜੀਉ॥੩॥ਅੰਚਲਿ
ਲਾਇਸਭਸਿਸਟਿਤਰਾਈ॥ਆਪਣਾਨਾਉਆਪਿਜਪਾਈ॥ਗੁਰਬੋਹਿਥੁਪਾਇਆਕਿਰਪ
ਾਤੇਨਾਨਕਧੁਰਿਸੰਜੋਗਾਜੀਉ॥੪॥੪੧॥੪੮॥ਮਾਝਮਹਲਾ੫ ॥ਸੋਈਕਰਣਾ
ਜਿਆਪਿਕਰਾਏ॥ਜਿਥੈਰਖੈਸਾਭਲੀਜਾਏ॥ਸੋਈਸਿਆਣਾਸੋਪਤਿਵੰਤਾਹੁਕਮੁਲਗੈਜਿ
ਸੁਮੀਠਾਜੀਉ॥੧॥ਸਭਪਰੋਈਇਕਤੁਧਾਗੈ॥ਜਿਸੁਲਾਇਲਏਸੋਚਰਣੀਲਾਗੈ॥ਊਂਧਕਵ
ਲੁਜਿਸੁਹੋਇਪਰਗਾਸਾਤਿਨਿਸਰਬਨਿਰੰਜਨੁਡੀਠਾਜੀਉ॥੨॥ਤੇਰੀਮਹਿਮਾਤੂੰਹੈਜਾਣਹਿ

ਅਪਣਾ ਆਪੁ ਤੂੰ ਆਪਿ ਪਛਾਣਹਿ ॥ ਹਉ ਬਲਿਹਾਰੀ ਸੰਤਨ ਤੇਰੇ ਜਿਨਿ ਕਾਮੁ ਕ੍ਰੋਧੁ ਲੋਭੁ ਪੀ
ਣਾ ਜੀਉ ॥੩॥ ਤੂੰ ਨਿਰਵੈਰੁ ਸੰਤ ਤੇਰੇ ਨਿਰਮਲ ॥ ਜਿਨ ਦੇਖੇ ਸਭ ਉਤਰਹਿ ਕਲਮਲਾ ॥ ਨਾਨਕ
ਨਾਮੁ ਧਿਆਇ ਧਿਆਇ ਜੀਵੈ ਬਿਨਸਿਆ ਭ੍ਰਮੁ ਭਉ ਧੀਣਾ ਜੀਉ ॥੪॥੪੨॥੪੯॥ ਮਾਝ ਮ
ਹਲਾ ੫ ॥ ਝੂਠਾ ਮੰਗਣੁ ਜੇ ਕੋਈ ਮਾਗੈ ॥ ਤਿਸ ਕਉ ਮਰਤੇ ਘੜੀ ਨ ਲਾਗੈ ॥ ਪਾਰਬ੍ਰ
ਹਮੁ ਜੋ ਸਦ ਹੀ ਸੇਵੈ ਸੋ ਗੁਰ ਮਿਲਿ ਨਿਹਚਲੁ ਕਹਣਾ ॥੧॥ ਪ੍ਰੇਮ ਭਗਤਿ ਜਿਸ ਕੈ ਮਨਿ ਲਾਗੀ ॥
ਗੁਣ ਗਾਵੈ ਅਨਦਿਨੁ ਨਿਤਿ ਜਾਗੀ ॥ ਬਾਹ ਪਕੜਿ ਤਿਸੁ ਸੁਆਮੀ ਮੇਲੈ ਜਿਸ ਕੈ ਮਸਤਕਿ
ਲਹਣਾ ॥੨॥ ਚਰਨ ਕਮਲ ਭਗਤਾਂ ਮਨਿ ਵੁਠੇ ॥ ਵਿਣੁ ਪਰਮੇਸਰ ਸਗਲੇ ਮੁਠੇ ॥ ਸੰਤ ਜਨਾਂ ਕੀ
ਧੂੜਿ ਨਿਤ ਬਾਂਛਹਿ ਨਾਮੁ ਸਚੇ ਕਾ ਗਹਣਾ ॥੩॥ ਊਠਤ ਬੈਠਤ ਹਰਿ ਹਰਿ ਗਾਈਐ ॥ ਜਿਸੁ ਸਿਮ
ਰਤ ਵਰੁ ਨਿਹਚਲੁ ਪਾਈਐ ॥ ਨਾਨਕ ਕਉ ਪ੍ਰਭ ਹੋਇ ਦਇਆਲਾ ਤੇਰਾ ਕੀਤਾ ਸਹਣਾ ॥੪॥
੪੩॥੫੦॥

ਰਾਗੁ ਮਾਝੁ ਅਸਟਪਦੀਆ ਮਹਲਾ ੧ ਘਰੁ ੧ ੴ ਸਤਿਗੁਰ ਪ੍ਰਸਾਦਿ ॥

ਸਬਦਿ ਰੰਗਾਏ ਹੁਕਮਿ ਸਬਾਏ ॥ ਸਚੀ ਦਰਗਹ ਮਹਲਿ ਬੁਲਾਏ ॥ ਸਚੇ ਦੀਨ ਦਇਆਲ
ਮੇਰੇ ਸਾਹਿਬਾ ਸਚੇ ਮਨੁ ਪਤੀਆਵਣਿਆ ॥੧॥ ਹਉ ਵਾਰੀ ਜੀਉ ਵਾਰੀ ਸਬਦਿ ਸੁਹਾਵਣਿਆ ॥
ਅੰਮ੍ਰਿਤ ਨਾਮੁ ਸਦਾ ਸੁਖਦਾਤਾ ਗੁਰਮਤੀ ਮੰਨਿ ਵਸਾਵਣਿਆ ॥੧॥ ਰਹਾਉ ॥ ਨਾ ਕੋ ਮੇਰਾ ਹਉ
ਕਿਸੁ ਕੇਰਾ ॥ ਸਾਚਾ ਠਾਕੁਰੁ ਤ੍ਰਿਭਵਣਿ ਮੇਰਾ ॥ ਹਉਮੈ ਕਰਿ ਕਰਿ ਜਾਇ ਘਣੇਰੀ ਕਰਿ ਅਵਗ
ਣ ਪਛੋਤਾਵਣਿਆ ॥੨॥ ਹੁਕਮੁ ਪਛਾਣੈ ਸੁ ਹਰਿ ਗੁਣ ਵਖਾਣੈ ॥ ਗੁਰ ਕੈ ਸਬਦਿ ਨਾਮਿ ਨੀ
ਸਾਣੈ ॥ ਸਭਨਾ ਕਾ ਦਰਿ ਲੇਖਾ ਸਚੈ ਛੂਟਸਿ ਨਾਮਿ ਸੁਹਾਵਣਿਆ ॥੩॥ ਮਨਮੁਖੁ ਭੂਲਾ ਠਉਰੁ
ਨ ਪਾਏ ॥ ਜਮ ਦਰਿ ਬਧਾ ਚੋਟਾ ਖਾਏ ॥ ਬਿਨੁ ਨਾਵੈ ਕੋ ਸੰਗਿ ਨ ਸਾਥੀ ਮੁਕਤੇ ਨਾਮੁ ਧਿਆਵਣਿ
ਆ ॥੪॥ ਸਾਕਤ ਕੂੜੇ ਸਚੁ ਨ ਭਾਵੈ ॥ ਦੁਬਿਧਾ ਬਾਧਾ ਆਵੈ ਜਾਵੈ ॥ ਲਿਖਿਆ ਲੇਖੁ ਨ ਮੇਟੈ
ਕੋਈ ਗੁਰਮੁਖਿ ਮੁਕਤਿ ਕਰਾਵਣਿਆ ॥੫॥ ਪੇਈਅੜੈ ਪਿਰੁ ਜਾਤੋ ਨਾਹੀ ॥ ਝੂਠਿ ਵਿਛੁੰਨੀ ਰੋ
ਵੈ ਧਾਹੀ ॥ ਅਵਗਣਿ ਮੁਠੀ ਮਹਲੁ ਨ ਪਾਏ ਅਵਗਣ ਗੁਣਿ ਬਖਸਾਵਣਿਆ ॥੬॥ ਪੇਈ
ਅੜੈ ਜਿਨਿ ਜਾਤਾ ਪਿਆਰਾ ॥ ਗੁਰਮੁਖਿ ਬੂਝੈ ਤਤੁ ਬੀਚਾਰਾ ॥ ਆਵਣੁ ਜਾਣਾ ਠਾਕਿ ਰਹਾਏ
ਸਚੈ ਨਾਮਿ ਸਮਾਵਣਿਆ ॥੭॥ ਗੁਰਮੁਖਿ ਬੂਝੈ ਅਕਥੁ ਕਹਾਵੈ ॥ ਸਚੇ ਠਾਕੁਰ ਸਾਚੋ ਭਾਵੈ ॥

ਨਾਨਕ ਸਚੁ ਕਹੈ ਬੇਨੰਤੀ ਸਚੁ ਮਿਲੈ ਗੁਣ ਗਾਵਣਿਆ ॥੮॥੧॥

ਮਾਝੁ ਮਹਲਾ ੩ ਘਰੁ ੧ ॥ ਕਰਮੁ ਹੋਵੈ ਸਤਿਗੁ
ਰੂ ਮਿਲਾਏ ॥ ਸੇਵਾ ਸੁਰਤਿ ਸਬਦਿ ਚਿਤੁ ਲਾਏ ॥ ਹਉਮੈ ਮਾਰਿ ਸਦਾ ਸੁਖੁ ਪਾਇਆ ਮਾਇ
ਆ ਮੋਹੁ ਚੁਕਾਵਣਿਆ ॥੧॥ ਹਉ ਵਾਰੀ ਜੀਉ ਵਾਰੀ ਸਤਿਗੁਰ ਕੈ ਬਲਿਹਾਰਣਿਆ ॥ ਗੁਰ
ਮਤੀ ਪਰਗਾਸੁ ਹੋਆ ਜੀ ਅਨਦਿਨੁ ਹਰਿ ਗੁਣ ਗਾਵਣਿਆ ॥੧॥ ਰਹਾਉ ॥ ਤਨੁ ਮਨੁ ਖੋਜੇ
ਤਾ ਨਾਉ ਪਾਏ ॥ ਧਾਵਤੁ ਰਾਖੈ ਠਾਕਿ ਰਹਾਏ ॥ ਗੁਰ ਕੀ ਬਾਣੀ ਅਨਦਿਨੁ ਗਾਵੈ ਸਹਜੇ ਭਗਤਿ
ਕਰਾਵਣਿਆ ॥੨॥ ਇਸੁ ਕਾਇਆ ਅੰਦਰਿ ਵਸਤੁ ਅਸੰਖਾ ॥ ਗੁਰਮੁਖਿ ਸਾਚੁ ਮਿਲੈ ਤਾ
ਵੇਖਾ ॥ ਨਉ ਦਰਵਾਜੇ ਦਸਵੈ ਮੁਕਤਾ ਅਨਹਦ ਸਬਦੁ ਵਜਾਵਣਿਆ ॥੩॥ ਸਚਾ ਸਾਹਿ
ਬੁ ਸਚੀ ਨਾਈ ॥ ਗੁਰ ਪਰਸਾਦੀ ਮੰਨਿ ਵਸਾਈ ॥ ਅਨਦਿਨੁ ਸਦਾ ਰਹੈ ਰੰਗਿ ਰਾਤਾ ਦਰਿ ਸਚੈ
ਸੋਝੀ ਪਾਵਣਿਆ ॥੪॥ ਪਾਪ ਪੁੰਨ ਕੀ ਸਾਰ ਨ ਜਾਣੀ ॥ ਦੂਜੈ ਲਾਗੀ ਭਰਮਿ ਭੁਲਾਣੀ ॥ ਅ
ਗਿਆਨੀ ਅੰਧਾ ਮਗੁ ਨ ਜਾਣੈ ਫਿਰਿ ਫਿਰਿ ਆਵਣ ਜਾਵਣਿਆ ॥੫॥ ਗੁਰ ਸੇਵਾ ਤੇ ਸ
ਦਾ ਸੁਖੁ ਪਾਇਆ ॥ ਹਉਮੈ ਮੇਰਾ ਠਾਕਿ ਰਹਾਇਆ ॥ ਗੁਰ ਸਾਖੀ ਮਿਟਿਆ ਅੰਧਿਆਰਾ ਬ
ਜਰ ਕਪਾਟ ਖੁਲਾਵਣਿਆ ॥੬॥ ਹਉਮੈ ਮਾਰਿ ਮੰਨਿ ਵਸਾਇਆ ॥ ਗੁਰ ਚਰਣੀ ਸਦਾ ਚਿਤੁ
ਲਾਇਆ ॥ ਗੁਰ ਕਿਰਪਾ ਤੇ ਮਨੁ ਤਨੁ ਨਿਰਮਲੁ ਨਿਰਮਲ ਨਾਮੁ ਧਿਆਵਣਿਆ ॥੭॥ ਜੀਵਣੁ
ਮਰਣਾ ਸਭੁ ਤੁਧੈ ਤਾਈ ॥ ਜਿਸੁ ਬਖਸੇ ਤਿਸੁ ਦੇ ਵਡਿਆਈ ॥ ਨਾਨਕ ਨਾਮੁ ਧਿਆਇ ਸਦਾ ਤੂੰ
ਜੰਮਣੁ ਮਰਣੁ ਸਵਾਰਣਿਆ ॥੮॥੧॥੨॥ ਮਾਝੁ ਮਹਲਾ ੩ ॥ ਮੇਰਾ ਪ੍ਰਭੁ ਨਿ
ਰਮਲੁ ਅਗਮ ਅਪਾਰਾ ॥ ਬਿਨੁ ਤਕੜੀ ਤੋਲੈ ਸੰਸਾਰਾ ॥ ਗੁਰਮੁਖਿ ਹੋਵੈ ਸੋਈ ਬੂਝੈ ਗੁਣ ਕਹਿ
ਗੁਣੀ ਸਮਾਵਣਿਆ ॥੧॥ ਹਉ ਵਾਰੀ ਜੀਉ ਵਾਰੀ ਹਰਿ ਕਾ ਨਾਮੁ ਮੰਨਿ ਵਸਾਵਣਿਆ ॥ ਜੋ
ਸਚਿ ਲਾਗੇ ਸੇ ਅਨਦਿਨੁ ਜਾਗੇ ਦਰਿ ਸਚੈ ਸੋਭਾ ਪਾਵਣਿਆ ॥੧॥ ਰਹਾਉ ॥ ਆਪਿ ਸੁਣੈ
ਤੈ ਆਪੇ ਵੇਖੈ ॥ ਜਿਸ ਨੋ ਨਦਰਿ ਕਰੇ ਸੋਈ ਜਨੁ ਲੇਖੈ ॥ ਆਪੇ ਲਾਇ ਲਏ ਸੋ ਲਾਗੈ ਗੁਰਮੁਖਿ
ਸਚੁ ਕਮਾਵਣਿਆ ॥੨॥ ਜਿਸੁ ਆਪਿ ਭੁਲਾਏ ਸੁ ਕਿਥੈ ਹਥੁ ਪਾਏ ॥ ਪੂਰਬਿ ਲਿਖਿਆ
ਸੁ ਮੇਟਣਾ ਨ ਜਾਏ ॥ ਜਿਨ ਸਤਿਗੁਰੁ ਮਿਲਿਆ ਸੇ ਵਡਭਾਗੀ ਪੂਰੈ ਕਰਮਿ ਮਿਲਾਵਣਿਆ
॥੩॥ ਪੇਈਅੜੈ ਧਨ ਅਨਦਿਨੁ ਸੁਤੀ ॥ ਕੰਤਿ ਵਿਸਾਰੀ ਅਵਗਣਿ ਮੁਤੀ ॥ ਅਨਦਿਨੁ ਸਦਾ

ਫਿਰੈਬਿਲਲਾਦੀਬਿਨੁਪਿਰਨੀਦਨਪਾਵਣਿਆ॥੪॥ਪੇਈਅੜੈਸੁਖਦਾਤਾਜਾਤਾ॥ਹਉਮੈ
ਮਾਰਿਗੁਰਸਬਦਿਪਛਾਤਾ॥ਸੇਜਸੁਹਾਵੀਸਦਾਪਿਰੁਰਾਵੇਸਚੁਸੀਗਾਰੁਬਣਾਵਣਿਆ॥
੫॥ਲਖਚਉਰਾਸੀਹਜੀਅਉਪਾਏ॥ਜਿਸਨੋਨਦਰਿਕਰੇਤਿਸੁਗੁਰੂਮਿਲਾਏ॥ਕਿਲਬਿ
ਖਕਾਟਿਸਦਾਜਨਨਿਰਮਲਦਰਿਸਚੈਨਾਮਿਸੁਹਾਵਣਿਆ॥੬॥ਲੇਖਾਮਾਗੈਤਾਕਿਨਿ
ਦੀਐਸੁਖੁਨਾਹੀਫੁਨਿਦੂਐਤੀਐ॥ਆਪੇਬਖਸਿਲਏਪ੍ਰਭੁਸਾਚਾਆਪੇਬਖਸਿ
ਮਿਲਾਵਣਿਆ॥੭॥ਆਪਿਕਰੇਤੈਆਪਿਕਰਾਏ॥ਪੂਰੇਗੁਰਕੈਸਬਦਿਮਿਲਾਏ॥ਨਾ
ਨਕਨਾਮੁਮਿਲੈਵਡਿਆਈਆਪੇਮੇਲਿਮਿਲਾਵਣਿਆ॥੮॥੨॥੩॥ਮਾਝਮਹਲਾ
੩ ॥ਇਕੋਆਪਿਫਿਰੈਪਰਛੰਨਾ॥ਗੁਰਮੁਖਿਵੇਖਾਤਾਇਹੁਮਨੁਭਿੰਨਾ॥ਤ੍ਰਿ
ਸਨਾਤਜਿਸਹਜਸੁਖੁਪਾਇਆਏਕੋਮੰਨਿਵਸਾਵਣਿਆ॥੧॥ਹਉਵਾਰੀਜੀਉਵਾ
ਰੀਇਕਸੁਸਿਉਚਿਤੁਲਾਵਣਿਆ॥ਗੁਰਮਤੀਮਨੁਇਕਤੁਘਰਿਆਇਆਸਚੈਰੰਗਿ
ਰੰਗਾਵਣਿਆ॥੧॥ਰਹਾਉ॥ਇਹੁਜਗੁਭੂਲਾਤੈਂਆਪਿਭੁਲਾਇਆ॥ਇਕੁਵਿਸਾ
ਰਿਦੂਜੈਲੋਭਾਇਆ॥ਅਨਦਿਨੁਸਦਾਫਿਰੈਭ੍ਰਮਿਭੂਲਾਬਿਨੁਨਾਵੈਦੁਖੁਪਾਵਣਿਆ
॥੨॥ਜੋਰੰਗਿਰਾਤੇਕਰਮਬਿਧਾਤੇ॥ਗੁਰਸੇਵਾਤੇਜੁਗਚਾਰੇਜਾਤੇ॥ਜਿਸਨੋਆਪਿਦੇਇ
ਵਡਿਆਈਹਰਿਕੈਨਾਮਿਸਮਾਵਣਿਆ॥੩॥ਮਾਇਆਮੋਹਿਹਰਿਚੇਤੈਨਾਹੀ॥ਜਮ
ਪੁਰਿਬਧਾਦੁਖਸਹਾਹੀ॥ਅੰਨਾਬੋਲਾਕਿਛੁਨਦਰਿਨਆਵੈਮਨਮੁਖਪਾਪਿਪਚਾਵਣਿ
ਆ॥੪॥ਇਕਿਰੰਗਿਰਾਤੇਜੋਤੁਧੁਆਪਿਲਿਵਲਾਏ॥ਭਾਇਭਗਤਿਤੇਰੈਮਨਿਭਾਏ॥ਸਤਿ
ਗੁਰੁਸੇਵਨਿਸਦਾਸੁਖਦਾਤਾਸਭਇਛਾਆਪਿਪੁਜਾਵਣਿਆ॥੫॥ਹਰਿਜੀਉਤੇਰੀਸਦਾਸਰ
ਣਾਈ॥ਆਪੇਬਖਸਹਿਦੇਵਡਿਆਈ॥ਜਮਕਾਲੁਤਿਸੁਨੇੜਿਨਆਵੈਜੋਹਰਿਹਰਿਨਾਮੁਧਿ
ਆਵਣਿਆ॥੬॥ਅਨਦਿਨੁਰਾਤੇਜੋਹਰਿਭਾਏ॥ਮੇਰੈਪ੍ਰਭਿਮੇਲੇਮੇਲਿਮਿਲਾਏ॥ਸਦਾਸਦ
ਸਚੇਤੇਰੀਸਰਣਾਈਤੂੰਆਪੇਸਚੁਬੁਝਾਵਣਿਆ॥੭॥ਜਿਨਿਸਚੁਜਾਤਾਸੇਸਚਿਸਮਾਣੇ॥
ਹਰਿਗੁਣਗਾਵਹਿਸਚੁਵਖਾਣੇ॥ਨਾਨਕਨਾਮਿਰਤੇਬੈਰਾਗੀਨਿਜਘਰਿਤਾੜੀਲਾਵਣਿਆ
॥੮॥੩॥੪॥ਮਾਝਮਹਲਾ੩ ॥ਸਬਦਿਮਰੈਸੋਮੁਆਜਾਪੈ॥ਕਾਲੁਨਚਾਪੈਦੁਖੁਨਸੰ
ਤਾਪੈ॥ਜੋਤੀਵਿਚਿਮਿਲਿਜੋਤਿਸਮਾਣੀਸੁਣਿਮਨਸਚਿਸਮਾਵਣਿਆ॥੧॥ਹਉਵਾਰੀਜੀ

ਉਵਾਰੀਹਰਿਕੈਨਾਇਸੋਭਾਪਾਵਣਿਆ॥ਸਤਿਗੁਰੁਸੇਵਿਸਚਿਚਿਤੁਲਾਇਆਗੁਰਮਤੀਸ ੫੬
ਹਜਿਸਮਾਵਣਿਆ॥੧॥ਰਹਾਉ॥ਕਾਇਆਕਚੀਕਚਾਚੀਰੁਹੰਢਾਏ॥ਦੂਜੈਲਾਗੀਮਹਲੁ
ਨਪਾਏ॥ਅਨਦਿਨੁਜਲਦੀਫਿਰੈਦਿਨੁਰਾਤੀਬਿਨੁਪਿਰਬਹੁਦੁਖੁਪਾਵਣਿਆ॥੨॥ਦੇਹੀਜਾ
ਤਿਨਆਗੈਜਾਏ॥ਜਿਥੈਲੇਖਾਮੰਗੀਐਤਿਥੈਛੁਟੈਸਚੁਕਮਾਏ॥ਸਤਿਗੁਰੁਸੇਵਨਿਸੇਧਨਵੰਤੇ
ਐਥੈਓਥੈਨਾਮਿਸਮਾਵਣਿਆ॥੩॥ਭੈਭਾਇਸੀਗਾਰੁਬਣਾਏ॥ਗੁਰਪਰਸਾਦੀਮਹਲੁਘਰੁ
ਪਾਏ॥ਅਨਦਿਨੁਸਦਾਰਵੈਦਿਨੁਰਾਤੀਮਜੀਠੈਰੰਗੁਬਣਾਵਣਿਆ॥੪॥ਸਭਨਾਪਿਰੁਵਸੈ
ਸਦਾਨਾਲੇ॥ਗੁਰਪਰਸਾਦੀਕੋਨਦਰਿਨਿਹਾਲੇ॥ਮੇਰਾਪ੍ਰਭੁਅਤਿਊਚੋਊਚਾਕਰਿਕਿਰਪਾਆ
ਪਿਮਿਲਾਵਣਿਆ॥੫॥ਮਾਇਆਮੋਹਿਇਹੁਜਗੁਸੁਤਾ॥ਨਾਮੁਵਿਸਾਰਿਅੰਤਿਵਿਗੁਤਾ॥
ਜਿਸਤੇਸੁਤਾਸੋਜਾਗਾਏ ਗੁਰਮਤਿਸੋਝੀਪਾਵਣਿਆ॥੬॥ਅਪਿਉਪੀਐਸੋਭਰਮੁਗਵਾ
ਏ॥ਗੁਰਪ੍ਰਸਾਦਿਮੁਕਤਿਗਤਿਪਾਏ॥ਭਗਤੀਰਤਾਸਦਾਬੈਰਾਗੀਆਪੁਮਾਰਿਮਿਲਾਵਣਿਆ
॥੭॥ਆਪਿਉਪਾਏਧੰਧੈਲਾਏ॥ਲਖਚਉਰਾਸੀਰਿਜਕੁਆਪਿਅਪੜਾਏ॥ਨਾਨਕਨਾਮੁਧਿ
ਆਇਸਚਿਰਤੇਜੋਤਿਸੁਭਾਵੈਸੁਕਾਰਕਰਾਵਣਿਆ॥੮॥੪॥੫॥ਮਾਝਮਹਲਾ੩
॥ਅੰਦਰਿਹੀਰਾਲਾਲੁਬਣਾਇਆ॥ਗੁਰਕੈਸਬਦਿਪਰਖਿਪਰਖਾਇਆ॥ਜਿਨਸਚੁਪਲੈ
ਸਚੁਵਖਾਣਹਿਸਚੁਕਸਵਟੀਲਾਵਣਿਆ॥੧॥ਹਉਵਾਰੀਜੀਉਵਾਰੀਗੁਰਕੀਬਾਣੀਮੰਨਿ
ਵਸਾਵਣਿਆ॥ਅੰਜਨਮਾਹਿਨਿਰੰਜਨੁਪਾਇਆਜੋਤੀਜੋਤਿਮਿਲਾਵਣਿਆ॥੧॥ਰਹਾਉ॥
ਇਸੁਕਾਇਆਅੰਦਰਿਬਹੁਤੁਪਸਾਰਾ॥ਨਾਮਨਿਰੰਜਨੁਅਤਿਅਗਮਅਪਾਰਾ॥ਗੁਰਮੁਖਿਹੋ
ਵੈਸੋਈਪਾਏਆਪੇਬਖਸਿਮਿਲਾਵਣਿਆ॥੨॥ਮੇਰਾਠਾਕੁਰੁਸਚੁਦ੍ਰਿੜਾਏ॥ਗੁਰਪਰਸਾ
ਦੀਸਚਿਚਿਤੁਲਾਏ॥ਸਚੋਸਚੁਵਰਤੈਸਭਨੀਥਾਈਸਚੇਸਚਿਸਮਾਵਣਿਆ॥੩॥ਵੇਪ
ਰਵਾਹੁਸਚੁਮੇਰਾਪਿਆਰਾ॥ਕਿਲਵਿਖਅਵਗਣਕਾਟਣਹਾਰਾ॥ਪ੍ਰੇਮਪ੍ਰੀਤਿਸਦਾਧਿਆਈਐ
ਭੈਭਾਇਭਗਤਿਦ੍ਰਿੜਾਵਣਿਆ॥੪॥ਤੇਰੀਭਗਤਿਸਚੀਜੇਸਚੇਭਾਵੈ॥ਆਪੇਦੇਇਨਪਛੋ
ਤਾਵੈ॥ਸਭਨਾਜੀਆਕਾਏਕੋਦਾਤਾਸਬਦੇਮਾਰਿਜੀਵਾਵਣਿਆ॥੫॥ਹਰਿਤੁਧੁਬਾਝਹੁਮੈ
ਕੋਈਨਾਹੀ॥ਹਰਿਤੁਧੈਸੇਵੀਤੈਤੁਧੁਸਾਲਾਹੀ॥ਆਪੇਮੇਲਿਲੈਹੁਪ੍ਰਭਸਾਚੇਪੂਰੈਕਰਮਿਤੂੰਪਾ
ਵਣਿਆ॥੬॥ਮੈਹੋਰੁਨਕੋਈਤੁਧੈਜੇਹਾ॥ਤੇਰੀਨਦਰੀਸੀਝਸਿਦੇਹਾ॥ਅਨਦਿਨੁਸਾਰਿਸਮਾ

ਲਿਹਰਿਰਾਖਹਿਗੁਰਮੁਖਿਸਹਜਿਸਮਾਵਣਿਆ॥੭॥ਤੁਧੁਜੇਵਡੁਮੈਹੋਰੁਨਕੋਈ॥ਤੁਧੁਆ
ਪੇਸਿਰਜੀਆਪੇਗੋਈ॥ਤੂੰਆਪੇਹੀਘੜਿਭੰਨਿਸਵਾਰਹਿਨਾਨਕਨਾਮਿਸੁਹਾਵਣਿਆ॥੮॥
੫॥੬॥ਮਾਝਮਹਲਾ ੩ ॥ਸਭਘਟਆਪੇਭੋਗਣਹਾਰਾ॥ਅਲਖੁਵਰਤੈਅ
ਗਮਅਪਾਰਾ॥ਗੁਰਕੈਸਬਦਿਮੇਰਾਹਰਿਪ੍ਰਭੁਧਿਆਈਐਸਹਜੇਸਚਿਸਮਾਵਣਿਆ॥੧॥
ਹਉਵਾਰੀਜੀਉਵਾਰੀਗੁਰਸਬਦੁਮੰਨਿਵਸਾਵਣਿਆ॥ਸਬਦੁਸੂਝੈਤਾਮਨਸਿਉਲੂਝੈਮਨ
ਸਾਮਾਰਿਸਮਾਵਣਿਆ॥੧॥ਰਹਾਉ॥ਪੰਚਦੂਤਮੁਹਹਿਸੰਸਾਰਾ॥ਮਨਮੁਖਅੰਧੇਸੁਧਿਨਸਾਰਾ
॥ਗੁਰਮੁਖਿਹੋਵੈਸੁਅਪਣਾਘਰੁਰਾਖੈਪੰਚਦੂਤਸਬਦਿਪਚਾਵਣਿਆ॥੨॥ਇਕਿਗੁਰਮੁ
ਖਿਸਦਾਸਚੈਰੰਗਿਰਾਤੇ॥ਸਹਜੇਪ੍ਰਭੁਸੇਵਹਿਅਨਦਿਨੁਮਾਤੇ॥ਮਿਲਿਪ੍ਰੀਤਮਸਚੇਗੁਣਗਾ
ਵਹਿਹਰਿਦਰਿਸੋਭਾਪਾਵਣਿਆ॥੩॥ਏਕਮਏਕੈਆਪੁਉਪਾਇਆ॥ਦੁਬਿਧਾਦੂਜਾਤ੍ਰਿ
ਬਿਧਿਮਾਇਆ॥ਚਉਥੀਪਉੜੀਗੁਰਮੁਖਿਊਚੀਸਚੋਸਚੁਕਮਾਵਣਿਆ॥੪॥ਸਭੁਹੈ
ਸਚਾਜੇਸਚੇਭਾਵੈ॥ਜਿਨਿਸਚੁਜਾਤਾਸੋਸਹਜਿਸਮਾਵੈ॥ਗੁਰਮੁਖਿਕਰਣੀਸਚੇਸੇਵਹਿ
ਸਾਚੇਜਾਇਸਮਾਵਣਿਆ॥੫॥ਸਚੇਬਾਝਹੁਕੋਅਵਰੁਨਦੂਆ॥ਦੂਜੈਲਾਗਿਜਗੁਖਪਿ
ਖਪਿਮੂਆ॥ਗੁਰਮੁਖਿਹੋਵੈਸੁਏਕੋਜਾਣੈਏਕੋਸੇਵਿਸੁਖੁਪਾਵਣਿਆ॥੬॥ਜੀਅਜੰਤਸਭਿ
ਸਰਣਿਤੁਮਾਰੀ॥ਆਪੇਧਰਿਦੇਖਹਿਕਚੀਪਕੀਸਾਰੀ॥ਅਨਦਿਨੁਆਪੇਕਾਰਕਰਾਏਆਪੇਮੇ
ਲਿਮਿਲਾਵਣਿਆ॥੭॥ਤੂੰਆਪੇਮੇਲਹਿਵੇਖਹਿਹਦੂਰਿ॥ਸਭਮਹਿਆਪਿਰਹਿਆਭਰ
ਪੂਰਿ॥ਨਾਨਕਆਪੇਆਪਿਵਰਤੈਗੁਰਮੁਖਿਸੋਝੀਪਾਵਣਿਆ॥੮॥੬॥੭॥ਮਾਝਮਹਲਾ
੩ ॥ਅੰਮ੍ਰਿਤਬਾਣੀਗੁਰਕੀਮੀਠੀ॥ਗੁਰਮੁਖਿਵਿਰਲੈਕਿਨੈਚਖਿਡੀਠੀ॥ਅੰ
ਤਰਿਪਰਗਾਸੁਮਹਾਰਸੁਪੀਵੈਦਰਿਸਚੈਸਬਦੁਵਜਾਵਣਿਆ॥੧॥ਹਉਵਾਰੀਜੀਉਵਾਰੀ
ਗੁਰਚਰਣੀਚਿਤੁਲਾਵਣਿਆ॥ਸਤਿਗੁਰੁਹੈਅੰਮ੍ਰਿਤਸਰੁਸਾਚਾਮਨੁਨਾਵੈਮੈਲੁਚੁਕਾਵ
ਣਿਆ॥੧॥ਰਹਾਉ॥ਤੇਰਾਸਚੇਕਿਨੈਅੰਤੁਨਪਾਇਆ॥ਗੁਰਪਰਸਾਦਿਕਿਨੈਵਿਰਲੈਚਿ
ਤੁਲਾਇਆ॥ਤੁਧੁਸਾਲਾਹਿਨਰਜਾਕਬਹੂੰਸਚੇਨਾਵੈਕੀਭੁਖਲਾਵਣਿਆ॥੨॥ਏਕੋ
ਵੇਖਾਅਵਰੁਨਬੀਆ॥ਗੁਰਪਰਸਾਦੀਅੰਮ੍ਰਿਤੁਪੀਆ॥ਗੁਰਕੈਸਬਦਿਤਿਖਾਨਿਵਾਰੀ
ਸਹਜੇਸੁਖਿਸਮਾਵਣਿਆ॥੩॥ਰਤਨੁਪਦਾਰਥੁਪਲਰਿਤਿਆਗੈ॥ਮਨਮੁਖੁਅੰਧਾਦੂ

ਜੈਭਾਇਲਾਗੈ॥ਜੋਬੀਜੈਸੋਈਫਲੁਪਾਏਸੁਪਨੈਸੁਖੁਨਪਾਵਣਿਆ॥੪॥ਅਪਨੀਕਿਰਪਾਕ
ਰੇਸੋਈਜਨੁਪਾਏ॥ਗੁਰਕਾਸਬਦੁਮੰਨਿਵਸਾਏ॥ਅਨਦਿਨੁਸਦਾਰਹੈਭੈਅੰਦਰਿਭੈਮਾਰਿਭਰਮੁ
ਚੁਕਾਵਣਿਆ॥੫॥ਭਰਮੁਚੁਕਾਇਆਸਦਾਸੁਖੁਪਾਇਆ॥ਗੁਰਪਰਸਾਦਿਪਰਮਪਦੁਪਾ
ਇਆ॥ਅੰਤਰੁਨਿਰਮਲੁਨਿਰਮਲਬਾਣੀਹਰਿਗੁਣਸਹਜੇਗਾਵਣਿਆ॥੬॥ਸਿਮ੍ਰਿਤਿ
ਸਾਸਤਬੇਦਵਖਾਣੈ॥ਭਰਮੇਭੂਲਾਤਤੁਨਜਾਣੈ॥ਬਿਨੁਸਤਿਗੁਰਸੇਵੇਸੁਖੁਨਪਾਏਦੁਖੋਦੁ
ਖੁਕਮਾਵਣਿਆ॥੭॥ਆਪਿਕਰੇਕਿਸੁਆਖੈਕੋਈ॥ਆਖਣਿਜਾਈਐਜੇਭੂਲਾਹੋਈ
॥ਨਾਨਕਆਪੇਕਰੇਕਰਾਏਨਾਮੇਨਾਮਿਸਮਾਵਣਿਆ॥੮॥੭॥੮॥ਮਾਝਮਹਲਾ ੩
॥ਆਪੇਰੰਗੇਸਹਜਿਸੁਭਾਏ॥ਗੁਰਕੈਸਬਦਿਹਰਿਰੰਗੁਚੜਾਏ॥ਮਨੁਤਨੁਰਤਾਰਸਨਾਰੰਗਿ
ਚਲੂਲੀਭੈਭਾਇਰੰਗੁਚੜਾਵਣਿਆ॥੧॥ਹਉਵਾਰੀਜੀਉਵਾਰੀਨਿਰਭਉਮੰਨਿਵਸਾ
ਵਣਿਆ॥ਗੁਰਕਿਰਪਾਤੇਹਰਿਨਿਰਭਉਧਿਆਇਆਬਿਖੁਭਉਜਲੁਸਬਦਿਤਰਾਵਣਿ
ਆ॥੧॥ਰਹਾਉ॥ਮਨਮੁਖਮੁਗਧਕਰਹਿਚਤੁਰਾਈ॥ਨਾਤਾਧੋਤਾਥਾਇਨਪਾਈ॥ਜੇਹਾਆ
ਇਆਤੇਹਾਜਾਸੀਕਰਿਅਵਗਣਪਛੋਤਾਵਣਿਆ॥੨॥ਮਨਮੁਖਅੰਧੇਕਿਛੂਨਸੂਝੈ
॥ਮਰਣੁਲਿਖਾਇਆਏਨਹੀਬੂਝੈ॥ਮਨਮੁਖਕਰਮਕਰੇਨਹੀਪਾਏਬਿਨੁਨਾਵੈਜਨਮੁਗ
ਵਾਵਣਿਆ॥੩॥ਸਚੁਕਰਣੀਸਬਦੁਹੈਸਾਰੁ॥ਪੂਰੈਗੁਰਿਪਾਈਐਮੋਖਦੁਆਰੁ॥ਅਨ
ਦਿਨੁਬਾਣੀਸਬਦਿਸੁਣਾਏਸਚਿਰਾਤੇਰੰਗਿਰੰਗਾਵਣਿਆ॥੪॥ਰਸਨਾਹਰਿਰਸਿਰਾ
ਤੀਰੰਗੁਲਾਏ॥ਮਨੁਤਨੁਮੋਹਿਆਸਹਜਿਸੁਭਾਏ॥ਸਹਜੇਪ੍ਰੀਤਮੁਪਿਆਰਾਪਾਇਆ
ਸਹਜੇਸਹਜਿਮਿਲਾਵਣਿਆ॥੫॥ਜਿਸੁਅੰਦਰਿਰੰਗੁਸੋਈਗੁਣਗਾਵੈ॥ਗੁਰਕੈਸ
ਬਦਿਸਹਜੇਸੁਖਿਸਮਾਵੈ॥ਹਉਬਲਿਹਾਰੀਸਦਾਤਿਨਵਿਟਹੁਗੁਰਸੇਵਾਚਿਤੁਲਾਵ
ਣਿਆ॥੬॥ਸਚਾਸਚੋਸਚਿਪਤੀਜੈ॥ਗੁਰਪਰਸਾਦੀਅੰਦਰੁਭੀਜੈ॥ਬੈਸਿਸੁਥਾਨਿ
ਹਰਿਗੁਣਗਾਵਹਿਆਪੇਕਰਿਸਤਿਮਨਾਵਣਿਆ॥੭॥ਜਿਸਨੋਨਦਰਿਕਰੇਸੋਪਾਏ॥
ਗੁਰਪਰਸਾਦੀਹਉਮੈਜਾਏ॥ਨਾਨਕਨਾਮੁਵਸੈਮਨਅੰਤਰਿਦਰਿਸਚੈਸੋਭਾਪਾਵਣਿਆ
॥੮॥੮॥੯॥ਮਾਝਮਹਲਾ ੩ ॥ਸਤਿਗੁਰੁਸੇਵਿਐਵਡੀਵਡਿਆਈ॥ਹਰਿਜੀ
ਅਚਿੰਤੁਵਸੈਮਨਿਆਈ॥ਹਰਿਜੀਉਸਫਲਿਓਬਿਰਖੁਹੈਅੰਮ੍ਰਿਤੁਜਿਨਿਪੀਤਾਤਿਸੁਤਿ

ਖਾਲਾਹਾਵਣਿਆ॥੧॥ਹਉਵਾਰੀਜੀਉਵਾਰੀਸਚੁਸੰਗਤਿਮੇਲਿਮਿਲਾਵਣਿਆ॥
ਸਤਸੰਗਤਿਆਪੇਮੇਲੈਗੁਰਸਬਦੀਹਰਿਗੁਣਗਾਵਣਿਆ॥੧॥ਰਹਾਉ॥ਸਤਿਗੁਰੁਸੇਵੀ
ਸਬਦਿਸੁਹਾਇਆ॥ਜਿਨਿਹਰਿਕਾਨਾਮੁਮੰਨਿਵਸਾਇਆ॥ਹਰਿਨਿਰਮਲੁਹਉਮੈਮੈਲੁ
ਗਵਾਏਦਰਿਸਚੈਸੋਭਾਪਾਵਣਿਆ॥੨॥ਬਿਨੁਗੁਰਨਾਮੁਨਪਾਇਆਜਾਈ॥ਸਿਧਸਾ
ਧਿਕਰਹੇਬਿਲਲਾਈ॥ਬਿਨੁਗੁਰਸੇਵੇਸੁਖੁਨਹੋਵੀਪੂਰੈਭਾਗਿਗੁਰੁਪਾਵਣਿਆ॥੩॥
ਇਹੁਮਨੁਆਰਸੀਕੋਈਗੁਰਮੁਖਿਵੇਖੈ॥ਮੋਰਚਾਨਲਾਗੈਜਾਹਉਮੈਸੋਖੈ॥ਅਨਹਤਬਾ
ਣੀਨਿਰਮਲਸਬਦੁਵਜਾਏਗੁਰਸਬਦੀਸਚਿਸਮਾਵਣਿਆ॥੪॥ਬਿਨੁਸਤਿਗੁਰਕਿ
ਹੁਨਦੇਖਿਆਜਾਇ॥ਗੁਰਿਕਿਰਪਾਕਰਿਆਪੁਦਿਤਾਦਿਖਾਇ॥ਆਪੇਆਪਿਆਪਿਮਿ
ਲਿਰਹਿਆਸਹਜੇਸਹਜਿਸਮਾਵਣਿਆ॥੫॥ਗੁਰਮੁਖਿਹੋਵੈਸੁਇਕਸੁਸਿਉਲਿਵ
ਲਾਏ॥ਦੂਜਾਭਰਮੁਗੁਰਸਬਦਿਜਲਾਏ॥ਕਾਇਆਅੰਦਰਿਵਣਜੁਕਰੇਵਾਪਾਰਾ
ਨਾਮੁਨਿਧਾਨੁਸਚੁਪਾਵਣਿਆ॥੬॥ਗੁਰਮੁਖਿਕਰਣੀਹਰਿਕੀਰਤਿਸਾਰੁ॥ਗੁਰਮੁਖਿਪਾ
ਏਮੋਖਦੁਆਰੁ॥ਅਨਦਿਨੁਰੰਗਿਰਤਾਗੁਣਗਾਵੈ॥ਅੰਦਰਿਮਹਲਿਬੁਲਾਵਣਿਆ
॥੭॥ਸਤਿਗੁਰੁਦਾਤਾਮਿਲੈਮਿਲਾਇਆ॥ਪੂਰੈਭਾਗਿਮਨਿਸਬਦੁਵਸਾਇਆ॥ਨਾਨ
ਕਨਾਮੁਮਿਲੈਵਡਿਆਈਹਰਿਸਚੇਕੇਗੁਣਗਾਵਣਿਆ॥੮॥੯॥੧੦॥ਮਾਝਮਹਲਾ
੩ ॥ਆਪੁਵੰਞਾਏਤਾਸਭਕਿਛੁਪਾਏ॥ਗੁਰਸਬਦੀਸਚੀਲਿਵਲਾਏ॥ਸ
ਚੁਵਣੰਜਹਿਸਚੁਸੰਘਰਹਿਸਚੁਵਾਪਾਰੁਕਰਾਵਣਿਆ॥੧॥ਹਉਵਾਰੀਜੀਉਵਾਰੀਹ
ਰਿਗੁਣਅਨਦਿਨੁਗਾਵਣਿਆ॥ਹਉਤੇਰਾਤੂੰਠਾਕੁਰੁਮੇਰਾਸਬਦਿਵਡਿਆਈਦੇਵਣਿ
ਆ॥੧॥ਰਹਾਉ॥ਵੇਲਾਵਖਤਸਭਿਸੁਹਾਇਆ॥ਜਿਤੁਸਚਾਮੇਰੈਮਨਿਭਾਇਆ॥ਸ
ਚੇਸੇਵਿਐਸਚੁਵਡਿਆਈਗੁਰਕਿਰਪਾਤੇਸਚੁਪਾਵਣਿਆ॥੨॥ਭਾਉਭੋਜਨੁਸਤਿ
ਗੁਰਿਤੁਠੈਪਾਏ॥ਅਨਰਸੁਚੂਕੈਹਰਿਰਸੁਮੰਨਿਵਸਾਏ॥ਸਚੁਸੰਤੋਖੁਸਹਜਸੁਖੁਬਾਣੀਪੂ
ਰੇਗੁਰਤੇਪਾਵਣਿਆ॥੩॥ਸਤਿਗੁਰੁਨਸੇਵਹਿਮੂਰਖਅੰਧਗਵਾਰਾ॥ਫਿਰਿਓਇਕਿ
ਥਹੁਪਾਇਨਿਮੋਖਦੁਆਰਾ॥ਮਰਿਮਰਿਜੰਮਹਿਫਿਰਿਫਿਰਿਆਵਹਿਜਮਦਰਿਚੋਟਾਖਾ
ਵਣਿਆ॥੪॥ਸਬਦੈਸਾਦੁਜਾਣਹਿਤਾਆਪੁਪਛਾਣਹਿ॥ਨਿਰਮਲਬਾਣੀਸਬ

ਦਿਵਖਾਣਹਿ॥ਸਚੇਸੇਵਿਸਦਾਸੁਖੁਪਾਇਨਿਨਉਨਿਧਿਨਾਮੁਮੰਨਿਵਸਾਵਣਿਆ
॥੫॥ਸੋਥਾਨੁਸੁਹਾਇਆਜੋਹਰਿਮਨਿਭਾਇਆ॥ਸਤਸੰਗਤਿਬਹਿਹਰਿਗੁਣਗਾਇਆ॥ਅ
ਨਦਿਨੁਹਰਿਸਾਲਾਹਹਿਸਾਚਾਨਿਰਮਲਨਾਦੁਵਜਾਵਣਿਆ॥੬॥ਮਨਮੁਖਖੋਟੀਰਾਸਿਖੋ
ਟਾਪਾਸਾਰਾ॥ਕੂੜੁਕਮਾਵਨਿਦੁਖੁਲਾਗੈਭਾਰਾ॥ਭਰਮੇਭੂਲੇਫਿਰਨਿਦਿਨਰਾਤੀਮਰਿਜਨਮਹਿ
ਜਨਮੁਗਵਾਵਣਿਆ॥੭॥ਸਚਾਸਾਹਿਬੁਮੈਅਤਿਪਿਆਰਾ॥ਪੂਰੇਗੁਰਕੈਸਬਦਿਅਧਾਰਾ॥
ਨਾਨਕਨਾਮਿਮਿਲੈਵਡਿਆਈਦੁਖੁਸੁਖੁਸਮਕਰਿਜਾਨਣਿਆ॥੮॥੧੦॥੧੧॥ਮਾਝਮਹ
ਲਾ ੩ ॥ਤੇਰੀਆਖਾਣੀਤੇਰੀਆਬਾਣੀ॥ਬਿਨੁਨਾਵੈਸਭਭਰਮਿਭੁਲਾਣੀ॥
ਗੁਰਸੇਵਾਤੇਹਰਿਨਾਮੁਪਾਇਆ॥ਬਿਨੁਸਤਿਗੁਰਕੋਇਨਪਾਵਣਿਆ॥੧॥ਹਉਵਾਰੀਜੀਉ
ਵਾਰੀਹਰਿਸੇਤੀਚਿਤੁਲਾਵਣਿਆ॥ਹਰਿਸਚਾਗੁਰਭਗਤੀਪਾਈਐਸਹਜੇਮੰਨਿਵਸਾਵ
ਣਿਆ॥੧॥ਰਹਾਉ॥ਸਤਿਗੁਰੁਸੇਵੇਤਾਸਭਕਿਛੁਪਾਏ॥ਜੇਹੀਮਨਸਾਕਰਿਲਾਗੈਤੇਹਾਫਲੁ
ਪਾਏ॥ਸਤਿਗੁਰੁਦਾਤਾਸਭਨਾਵਥੂਕਾਪੂਰੈਭਾਗਿਮਿਲਾਵਣਿਆ॥੨॥ਇਹੁਮਨੁਮੈਲਾਇ
ਕੁਨਧਿਆਏ॥ਅੰਤਰਿਮੈਲੁਲਾਗੀਬਹੁਦੂਜੈਭਾਏ॥ਤਟਿਤੀਰਥਿਦਿਸੰਤਰਿਭਵੈਅਹੰਕਾ
ਰੀਹੋਰੁਵਧੇਰੈਹਉਮੈਮਲੁਲਾਵਣਿਆ॥੩॥ਸਤਿਗੁਰੁਸੇਵੇਤਾਮਲੁਜਾਏ॥ਜੀਵਤੁਮਰੈਹਰਿ
ਸਿਉਚਿਤੁਲਾਏ॥ਹਰਿਨਿਰਮਲੁਸਚੁਮੈਲੁਨਲਾਗੈਸਚਿਲਾਗੈਮੈਲੁਗਵਾਵਣਿਆ॥
੪॥ਬਾਝੁਗੁਰੂਹੈਅੰਧਗੁਬਾਰਾ॥ਅਗਿਆਨੀਅੰਧਾਅੰਧੁਅੰਧਾਰਾ॥ਬਿਸਟਾਕੇਕੀੜੇਬਿਸਟ
ਕਮਾਵਹਿਫਿਰਿਬਿਸਟਾਮਾਹਿਪਚਾਵਣਿਆ॥੫॥ਮੁਕਤੇਸੇਵੇਮੁਕਤਾਹੋਵੈ॥ਹਉਮੈਮਮ
ਤਾਸਬਦੇਖੋਵੈ॥ਅਨਦਿਨੁਹਰਿਜੀਉਸਚਾਸੇਵੀਪੂਰੈਭਾਗਿਗੁਰੁਪਾਵਣਿਆ॥੬॥ਆ
ਪੇਬਖਸੇਮੇਲਿਮਿਲਾਏ॥ਪੂਰੇਗੁਰਤੇਨਾਮੁਨਿਧਿਪਾਏ॥ਸਚੈਨਾਮਿਸਦਾਮਨੁਸਚਾਸਚੁਸੇਵੇ
ਦੁਖੁਗਵਾਵਣਿਆ॥੭॥ਸਦਾਹਜੂਰਿਦੂਰਿਨਜਾਣਹੁ॥ਗੁਰਸਬਦੀਹਰਿਅੰਤਰਿਪਛਾਣ
ਹੁ॥ਨਾਨਕਨਾਮਿਮਿਲੈਵਡਿਆਈਪੂਰੇਗੁਰਤੇਪਾਵਣਿਆ॥੮॥੧੧॥੧੨॥ਮਾਝਮਹਲਾ
੩ ॥ਐਥੈਸਾਚੇਸੁਆਗੈਸਾਚੇ॥ਮਨੁਸਚਾਸਚੈਸਬਦਿਰਾਚੇ॥ਸਚਾਸੇਵਹਿਸਚੁ
ਕਮਾਵਹਿਸਚੋਸਚੁਕਮਾਵਣਿਆ॥੧॥ਹਉਵਾਰੀਜੀਉਵਾਰੀਸਚਾਨਾਮੁਮੰਨਿਵਸਾਵਣਿ
ਆ॥ਸਚੇਸੇਵਹਿਸਚਿਸਮਾਵਹਿਸਚੇਕੇਗੁਣਗਾਵਣਿਆ॥੧॥ਰਹਾਉ॥ਪੰਡਿਤਪੜ

ਹਿਸਾਦੁਨਪਾਵਹਿ॥ਦੂਜੈਭਾਇਮਾਇਆਮਨੁਭਰਮਾਵਹਿ॥ਮਾਇਆਮੋਹਿਸਭਸੁਧਿਗ
ਵਾਈਕਰਿਅਵਗਣਪਛੋਤਾਵਣਿਆ॥੨॥ਸਤਿਗੁਰੁਮਿਲੈਤਾਤਤੁਪਾਏ॥ਹਰਿਕਾਨਾਮੁ
ਮੰਨਿਵਸਾਏ॥ਸਬਦਿਮਰੈਮਨੁਮਾਰੈਅਪੁਨਾਮੁਕਤੀਕਾਦਰੁਪਾਵਣਿਆ॥੩॥ਕਿਲਵਿਖ
ਕਾਟੈਕ੍ਰੋਧੁਨਿਵਾਰੇ॥ਗੁਰਕਾਸਬਦੁਰਖੈਉਰਧਾਰੇ॥ਸਚਿਰਤੇਸਦਾਬੈਰਾਗੀਹਉਮੈਮਾਰਿਮਿਲ
ਵਣਿਆ॥੪॥ਅੰਤਰਿਰਤਨੁਮਿਲੈਮਿਲਾਇਆ॥ਤ੍ਰਿਬਿਧਿਮਨਸਾਤ੍ਰਿਬਿਧਿਮਾਇਆ
॥ਪੜਿਪੜਿਪੰਡਿਤਮੋਨੀਥਕੇਚਉਥੇਪਦਕੀਸਾਰਨਪਾਵਣਿਆ॥੫॥ਆਪੇਰੰਗੇਰੰਗੁਚ
ੜਾਏ॥ਸੇਜਨਰਾਤੇਗੁਰਸਬਦਿਰੰਗਾਏ॥ਹਰਿਰੰਗੁਚੜਿਆਅਤਿਅਪਾਰਾਹਰਿਰਸਿਰਸਿ
ਗੁਣਗਾਵਣਿਆ॥੬॥ਗੁਰਮੁਖਿਰਿਧਿਸਿਧਿਸਚੁਸੰਜਮੁਸੋਈ॥ਗੁਰਮੁਖਿਗਿਆਨੁਨ
ਮਿਮੁਕਤਿਹੋਈ॥ਗੁਰਮੁਖਿਕਾਰਸਚੁਕਮਾਵਹਿਸਚੇਸਚਿਸਮਾਵਣਿਆ॥੭॥ਗੁਰਮੁਖਿਥ
ਪੇਥਾਪਿਉਥਾਪੇ॥ਗੁਰਮੁਖਿਜਾਤਿਪਤਿਸਭੁਆਪੇ॥ਨਾਨਕਗੁਰਮੁਖਿਨਾਮੁਧਿਆਏਨਾਮੇਨ
ਮਿਸਮਾਵਣਿਆ॥੮॥੧੨॥੧੩॥ਮਾਝਮਹਲਾ੩ ॥ਉਤਪਤਿਪਰਲਉਸਬ
ਦੇਹੋਵੈ॥ਸਬਦੇਹੀਫਿਰਿਓਪਤਿਹੋਵੈ॥ਗੁਰਮੁਖਿਵਰਤੈਸਭੁਆਪੇਸਚਾਗੁਰਮੁਖਿਉਪਾਇ
ਸਮਾਵਣਿਆ॥੧॥ਹਉਵਾਰੀਜੀਉਵਾਰੀਗੁਰੁਪੂਰਾਮੰਨਿਵਸਾਵਣਿਆ॥ਗੁਰਤੇਸਾਤਿਭ
ਗਤਿਕਰੇਦਿਨੁਰਾਤੀਗੁਣਕਹਿਗੁਣੀਸਮਾਵਣਿਆ॥੧॥ਰਹਾਉ॥ਗੁਰਮੁਖਿਧਰਤੀਗੁ
ਰਮੁਖਿਪਾਣੀ॥ਗੁਰਮੁਖਿਪਵਣੁਬੈਸੰਤਰੁਖੇਲੈਵਿਡਾਣੀ॥ਸੋਨਿਗੁਰਾਜੋਮਰਿਮਰਿਜੰਮੈ
ਨਿਗੁਰੇਆਵਣਜਾਵਣਿਆ॥੨॥ਤਿਨਿਕਰਤੈਇਕੁਖੇਲੁਰਚਾਇਆ॥ਕਾਇਆਸਰੀਰੈ
ਵਿਚਿਸਭੁਕਿਛੁਪਾਇਆ॥ਸਬਦਿਭੇਦਿਕੋਈਮਹਲੁਪਾਏਮਹਲੇਮਹਲਿਬੁਲਾਵਣਿ
ਆ॥੩॥ਸਚਾਸਾਹੁਸਚੇਵਣਜਾਰੇ॥ਸਚੁਵਣੰਜਹਿਗੁਰਹੇਤਿਅਪਾਰੇ॥ਸਚੁਵਿਹਾਝਹਿ
ਸਚੁਕਮਾਵਹਿਸਚੋਸਚੁਕਮਾਵਣਿਆ॥੪॥ਬਿਨੁਰਾਸੀਕੋਵਥੁਕਿਉਪਾਏ॥ਮਨਮੁਖਭੂ
ਲੇਲੋਕਸਬਾਏ॥ਬਿਨੁਰਾਸੀਸਭਖਾਲੀਚਲੇਖਾਲੀਜਾਇਦੁਖੁਪਾਵਣਿਆ॥੫॥
ਇਕਿਸਚੁਵਣੰਜਹਿਗੁਰਸਬਦਿਪਿਆਰੇ॥ਆਪਿਤਰਹਿਸਗਲੇਕੁਲਤਾਰੇ॥ਆਏ
ਸੇਪਰਵਾਣੁਹੋਏਮਿਲਿਪ੍ਰੀਤਮਸੁਖੁਪਾਵਣਿਆ॥੬॥ਅੰਤਰਿਵਸਤੁਮੂੜਾਬਾਹਰੁਭਾ
ਲੇ॥ਮਨਮੁਖਅੰਧੇਫਿਰਹਿਬੇਤਾਲੇ॥ਜਿਥੈਵਥੁਹੋਵੈਤਿਥਹੁਕੋਇਨਪਾਵੈਮਨਮੁਖਭਰ

ਮਿਭੁਲਾਵਣਿਆ॥੭॥ਆਪੇਦੇਵੈਸਬਦਿਬੁਲਾਏ॥ਮਹਲੀਮਹਲਿਸਹਜਿਸੁਖੁਪਾਏ
॥ਨਾਨਕਨਾਮਿਮਿਲੈਵਡਿਆਈਆਪੇਸੁਣਿਸੁਣਿਧਿਆਵਣਿਆ॥੮॥੧੩॥੧੪॥ਮਾਝ
ਮਹਲਾ੩ ॥ਸਤਿਗੁਰਸਾਚੀਸਿਖਸੁਣਾਈ॥ਹਰਿਚੇਤਹੁਅੰਤਿਹੋਇਸਖਾਈ॥
ਹਰਿਅਗਮੁਅਗੋਚਰੁਅਨਾਥੁਅਜੋਨੀਸਤਿਗੁਰਕੈਭਾਇਪਾਵਣਿਆ॥੧॥ਹਉਵਾਰੀਜੀ
ਉਵਾਰੀਆਪੁਨਿਵਾਰਣਿਆ॥ਆਪੁਗਵਾਏਤਾਹਰਿਪਾਏਹਰਿਸਿਉਸਹਜਿਸਮਾਵਣਿਆ॥
੧॥ਰਹਾਉ॥ਪੂਰਬਿਲਿਖਿਆਸੁਕਰਮੁਕਮਾਇਆ॥ਸਤਿਗੁਰੁਸੇਵਿਸਦਾਸੁਖੁਪਾਇਆ॥
ਬਿਨੁਭਾਗਾਗੁਰੁਪਾਈਐਨਾਹੀਸਬਦੈਮੇਲਿਮਿਲਾਵਣਿਆ॥੨॥ਗੁਰਮੁਖਿਅਲਿਪਤੁਰ
ਹੈਸੰਸਾਰੇ॥ਗੁਰਕੈਤਕੀਐਨਾਮਿਅਧਾਰੇ॥ਗੁਰਮੁਖਿਜੋਰੁਕਰੈਕਿਆਤਿਸਨੋਆਪੇਖਪਿਦੁ
ਖੁਪਾਵਣਿਆ॥੩॥ਮਨਮੁਖਿਅੰਧੇਸੁਧਿਨਕਾਈ॥ਆਤਮਘਾਤੀਹੈਜਗਤਕਸਾਈ॥
ਨਿੰਦਾਕਰਿਕਰਿਬਹੁਭਾਰੁਉਠਾਵੈਬਿਨੁਮਜੂਰੀਭਾਰੁਪਹੁਚਾਵਣਿਆ॥੪॥ਇਹੁਜਗੁਵਾੜੀ
ਮੇਰਾਪ੍ਰਭੁਮਾਲੀ॥ਸਦਾਸਮਾਲੇਕੋਨਾਹੀਖਾਲੀ॥ਜੇਹੀਵਾਸਨਾਪਾਏਤੇਹੀਵਰਤੈਵਾਸੁਵਾਸੁ
ਜਣਾਵਣਿਆ॥੫॥ਮਨਮੁਖੁਰੋਗੀਹੈਸੰਸਾਰਾ॥ਸੁਖਦਾਤਾਵਿਸਰਿਆਅਗਮਅਪਾਰਾ॥
ਦੁਖੀਏਨਿਤਿਫਿਰਹਿਬਿਲਲਾਦੇਬਿਨੁਗੁਰਸਾਂਤਿਨਪਾਵਣਿਆ॥੬॥ਜਿਨਿਕੀਤੇਸੋ
ਈਬਿਧਿਜਾਣੈ॥ਆਪਿਕਰੇਤਾਹੁਕਮਿਪਛਾਣੈ॥ਜੇਹਾਅੰਦਰਿਪਾਏਤੇਹਾਵਰਤੈਆਪੇਬ
ਹਰਿਪਾਵਣਿਆ॥੭॥ਤਿਸੁਬਾਝਹੁਸਚੇਮੈਹੋਰੁਨਕੋਈ॥ਜਿਸੁਲਾਇਲਏਸੋਨਿਰਮਲੁਹੋ
ਈ॥ਨਾਨਕਨਾਮੁਵਸੈਘਟਅੰਤਰਿਜਿਸੁਦੇਵੈਸੋਪਾਵਣਿਆ॥੮॥੧੪॥੧੫॥ਮਾਝਮਹ
ਲਾ੩ ॥ਅੰਮ੍ਰਿਤਨਾਮੁਮੰਨਿਵਸਾਏ॥ਹਉਮੈਮੇਰਾਸਭੁਦੁਖੁਗਵਾਏ॥ਅੰਮ੍ਰਿਤਬਾ
ਣੀਸਦਾਸਲਾਹੇਅੰਮ੍ਰਿਤਿਅੰਮ੍ਰਿਤੁਪਾਵਣਿਆ॥੧॥ਹਉਵਾਰੀਜੀਉਵਾਰੀਅੰਮ੍ਰਿਤਬਾ
ਣੀਮੰਨਿਵਸਾਵਣਿਆ॥ਅੰਮ੍ਰਿਤਬਾਣੀਮੰਨਿਵਸਾਏਅੰਮ੍ਰਿਤੁਨਾਮੁਧਿਆਵਣਿਆ॥੧
॥ਰਹਾਉ॥ਅੰਮ੍ਰਿਤੁਬੋਲੈਸਦਾਮੁਖਿਵੈਣੀ॥ਅੰਮ੍ਰਿਤੁਵੇਖੈਪਰਖੈਸਦਾਨੈਣੀ॥ਅੰਮ੍ਰਿਤਕ
ਥਾਕਹੈਸਦਾਦਿਨੁਰਾਤੀਅਵਰਾਆਖਿਸੁਣਾਵਣਿਆ॥੨॥ਅੰਮ੍ਰਿਤਰੰਗਿਰਤਾਲਿਵਲਾ
ਏ॥ਅੰਮ੍ਰਿਤੁਗੁਰਪਰਸਾਦੀਪਾਏ॥ਅੰਮ੍ਰਿਤੁਰਸਨਾਬੋਲੈਦਿਨੁਰਾਤੀਮਨਿਤਨਿਅੰਮ੍ਰਿਤੁਪੀ
ਆਵਣਿਆ॥੩॥ਸੋਕਿਛੁਕਰੈਜੁਚਿਤਿਨਹੋਈ॥ਤਿਸਦਾਹੁਕਮੁਮੇਟਿਨਸਕੈਕੋਈ॥

ਹੁਕਮੇਵਰਤੈਅੰਮ੍ਰਿਤਬਾਣੀਹੁਕਮੇਅੰਮ੍ਰਿਤੁਪੀਆਵਣਿਆ॥੪॥ਅਜਬਕੰਮਕਰਤੇਹ
ਰਿਕੇਰੇ॥ਇਹੁਮਨੁਭੂਲਾਜਾਂਦਾਫੇਰੇ॥ਅੰਮ੍ਰਿਤਬਾਣੀਸਿਉਚਿਤੁਲਾਏਅੰਮ੍ਰਿਤਸਬਦਿ
ਵਜਾਵਣਿਆ॥੫॥ਖੋਟੇਖਰੇਤੁਧੁਆਪਿਉਪਾਏ॥ਤੁਧੁਆਪੇਪਰਖੇਲੋਕਸਬਾਏ॥
ਖਰੇਪਰਖਿਖਜਾਨੈਪਾਇਹਿਖੋਟੇਭਰਮਿਭੁਲਾਵਣਿਆ॥੬॥ਕਿਉਕਰਿਵੇਖਾਕਿਉਸ
ਲਾਹੀ॥ਗੁਰਪਰਸਾਦੀਸਬਦਿਸਲਾਹੀ॥ਤੇਰੇਭਾਣੇਵਿਚਿਅੰਮ੍ਰਿਤੁਵਸੈਤੂੰਭਾਣੈਅੰ
ਮ੍ਰਿਤੁਪੀਆਵਣਿਆ॥੭॥ਅੰਮ੍ਰਿਤਸਬਦੁਅੰਮ੍ਰਿਤਹਰਿਬਾਣੀ॥ਸਤਿਗੁਰਸੇਵਿਐਰਿ
ਦੈਸਮਾਣੀ॥ਨਾਨਕਅੰਮ੍ਰਿਤਨਾਮੁਸਦਾਸੁਖਦਾਤਾਪੀਅੰਮ੍ਰਿਤੁਸਭਭੁਖਲਹਿਜਾਵਣਿ
ਆ॥੮॥੧੫॥੧੬॥ਮਾਝਮਹਲਾ ੩ ॥ਅੰਮ੍ਰਿਤੁਵਰਸੈਸਹਜਿਸੁਭਾਏ॥ਗੁ
ਰਮੁਖਿਵਿਰਲਾਕੋਈਜਨੁਪਾਏ॥ਅੰਮ੍ਰਿਤੁਪੀਸਦਾਤ੍ਰਿਪਤਾਸੇਕਰਿਕਿਰਪਾਤ੍ਰਿਸਨਾਬੁਝਾ
ਵਣਿਆ॥੧॥ਹਉਵਾਰੀਜੀਉਵਾਰੀਗੁਰਮੁਖਿਅੰਮ੍ਰਿਤੁਪੀਆਵਣਿਆ॥ਰਸਨਾਰਸੁ
ਚਾਖਿਸਦਾਰਹੈਰੰਗਿਰਾਤੀ॥ਸਹਜੇਹਰਿਗੁਣਗਾਵਣਿਆ॥੧॥ਰਹਾਉ॥ਗੁਰਪਰਸਾ
ਦੀਸਹਜੁਕੋਪਾਏ॥ਦੁਬਿਧਾਮਾਰੇਇਕਸੁਸਿਉਲਿਵਲਾਏ॥ਨਦਰਿਕਰੇਤਾਹਰਿਗੁ
ਣਗਾਵੈਨਦਰੀਸਚਿਸਮਾਵਣਿਆ॥੨॥ਸਭਨਾਉਪਰਿਨਦਰਿਪ੍ਰਭਤੇਰੀ॥ਕਿਸੈ
ਥੋੜੀਕਿਸੈਹੈਘਣੇਰੀ॥ਤੁਝਤੇਬਾਹਰਿਕਿਛੁਨਹੋਵੈਗੁਰਮੁਖਿਸੋਝੀਪਾਵਣਿਆ॥੩
॥ਗੁਰਮੁਖਿਤਤੁਹੈਬੀਚਾਰਾ॥ਅੰਮ੍ਰਿਤਿਭਰੇਤੇਰੇਭੰਡਾਰਾ॥ਬਿਨੁਸਤਿਗੁਰਸੇਵੇਕੋਈਨ
ਪਾਵੈਗੁਰਕਿਰਪਾਤੇਪਾਵਣਿਆ॥੪॥ਸਤਿਗੁਰੁਸੇਵੈਸੋਜਨੁਸੋਹੈ॥ਅੰਮ੍ਰਿਤਨਾਮਿਅੰ
ਤਰੁਮਨੁਮੋਹੈ॥ਅੰਮ੍ਰਿਤਿਮਨੁਤਨੁਬਾਣੀਰਤਾਅੰਮ੍ਰਿਤੁਸਹਜਿਸੁਣਾਵਣਿਆ॥੫॥ਮਨ
ਮੁਖੁਭੂਲਾਦੂਜੈਭਾਇਖੁਆਏ॥ਨਾਮੁਨਲੇਵੈਮਰੈਬਿਖੁਖਾਏ॥ਅਨਦਿਨੁਸਦਾਵਿਸਟਾ
ਮਹਿਵਾਸਾਬਿਨੁਸੇਵਾਜਨਮੁਗਵਾਵਣਿਆ॥੬॥ਅੰਮ੍ਰਿਤੁਪੀਵੈਜਿਸਨੋਆਪਿਪੀ
ਆਏ॥ਗੁਰਪਰਸਾਦੀਸਹਜਿਲਿਵਲਾਏ॥ਪੂਰਨਪੂਰਿਰਹਿਆਸਭਆਪੇਗੁਰਮ
ਤਿਨਦਰੀਆਵਣਿਆ॥੭॥ਆਪੇਆਪਿਨਿਰੰਜਨੁਸੋਈ॥ਜਿਨਿਸਿਰਜੀਤਿਨਿਆ
ਪੇਗੋਈ॥ਨਾਨਕਨਾਮੁਸਮਾਲਿਸਦਾਤੂੰਸਹਜੇਸਚਿਸਮਾਵਣਿਆ॥੮॥੧੬॥੧੭॥ਮਾਝ
ਮਹਲਾ ੩ ॥ਸੇਸਚਿਲਾਗੇਜੋਤੁਧੁਭਾਏ॥ਸਦਾਸਚੁਸੇਵਹਿਸਹਜਸੁਭਾਏ॥

ਸਚੈਸਬਦਿਸਚਾਸਾਲਾਹੀਸਚੈਮੇਲਿਮਿਲਾਵਣਿਆ॥੧॥ਹਉਵਾਰੀਜੀਉਵਾਰੀਸ ੬੦
ਚੁਸਾਲਾਹਣਿਆ॥ਸਚੁਧਿਆਇਨਿਸੇਸਚਿਰਾਤੇਸਚੇਸਚਿਸਮਾਵਣਿਆ॥੧॥ਰਹਾਉ॥
ਜਹਦੇਖਾਸਚੁਸਭਨੀਥਾਈ॥ਗੁਰਪਰਸਾਦੀਮੰਨਿਵਸਾਈ॥ਤਨੁਸਚਾਰਸਨਾਸਚਿਰਾਤੀਸਚੁਸੁ
ਣਿਆਖਿਵਖਾਨਣਿਆ॥੨॥ਮਨਸਾਮਾਰਿਸਚਿਸਮਾਣੀ॥ਇਨਿਮਨਿਡੀਠੀਸਭਆਵਣ
ਜਾਣੀ॥ਸਤਿਗੁਰੁਸੇਵੇਸਦਾਮਨੁਨਿਹਚਲੁਨਿਜਘਰਿਵਾਸਾਪਾਵਣਿਆ॥੩॥ਗੁਰਕੈਸਬਦਿ
ਰਿਦੈਦਿਖਾਇਆ॥ਮਾਇਆਮੋਹੁਸਬਦਿਜਲਾਇਆ॥ਸਚੋਸਚਾਵੇਖਿਸਾਲਾਹੀਗੁਰਸ
ਬਦੀਸਚੁਪਾਵਣਿਆ॥੪॥ਜੋਸਚਿਰਾਤੇਤਿਨਸਚੀਲਿਵਲਾਗੀ॥ਹਰਿਨਾਮੁਸਮਾਲ
ਹਿਸੇਵਡਭਾਗੀ॥ਸਚੈਸਬਦਿਆਪਿਮਿਲਾਏਸਤਸੰਗਤਿਸਚੁਗੁਣਗਾਵਣਿਆ॥੫
॥ਲੇਖਾਪੜੀਐਜੇਲੇਖੇਵਿਚਿਹੋਵੈ॥ਓਹੁਅਗਮੁਅਗੋਚਰੁਸਬਦਿਸੁਧਿਹੋਵੈ॥ਅਨਦਿ
ਨੁਸਚਿਸਬਦਿਸਾਲਾਹੀਹੋਰੁਕੋਇਨਕੀਮਤਿਪਾਵਣਿਆ॥੬॥ਪੜਿਪੜਿਥਾਕੇਸਾਂਤਿਨ
ਆਈ॥ਤ੍ਰਿਸਨਾਜਾਲੇਸੁਧਿਨਕਾਈ॥ਬਿਖੁਬਿਹਾਝਹਿਬਿਖੁਮੋਹਪਿਆਸੇਕੂੜੁਬੋਲਿਬਿ
ਖੁਖਾਵਣਿਆ॥੭॥ਗੁਰਪਰਸਾਦੀਏਕੋਜਾਣਾ॥ਦੂਜਾਮਾਰਿਮਨੁਸਚਿਸਮਾਣਾ॥ਨਾਨਕਏ
ਕੋਨਾਮੁਵਰਤੈਮਨਅੰਤਰਿਗੁਰਪਰਸਾਦੀਪਾਵਣਿਆ॥੮॥੧੭॥੧੮॥ਮਾਝਮਹਲਾ੩
॥ਵਰਨਰੂਪਵਰਤਹਿਸਭਤੇਰੇ॥ਮਰਿਮਰਿਜੰਮਹਿਫੇਰਪਵਾਹਿਘਣੇਰੇ॥ਤੂੰਏਕੋਨਿਹਚਲੁਅ
ਗਮਅਪਾਰਾ॥ਗੁਰਮਤੀਬੂਝਬੁਝਾਵਣਿਆ॥੧॥ਹਉਵਾਰੀਜੀਉਵਾਰੀਰਾਮਨਾਮੁਮੰਨਿਵਸਾ
ਵਣਿਆ॥ਤਿਸੁਰੂਪੁਨਰੇਖਿਆਵਰਨੁਨਕੋਈਗੁਰਮਤੀਆਪਿਬੁਝਾਵਣਿਆ॥੧॥ਰਹਾਉ॥
ਸਭਏਕਾਜੋਤਿਜਾਣੈਜੇਕੋਈ॥ਸਤਿਗੁਰੁਸੇਵਿਐਪਰਗਟੁਹੋਈ॥ਗੁਪਤੁਪਰਗਟੁਵਰਤੈਸ
ਭਥਾਈਜੋਤੀਜੋਤਿਮਿਲਾਵਣਿਆ॥੨॥ਤਿਸਨਾਅਗਨਿਜਲੈਸੰਸਾਰਾ॥ਲੋਭੁਅਭਿਮ
ਾਨੁਬਹੁਤੁਅਹੰਕਾਰਾ॥ਮਰਿਮਰਿਜਨਮੈਪਤਿਗਵਾਏਅਪਣੀਬਿਰਥਾਜਨਮੁਗਵਾਵਣਿ
ਆ॥੩॥ਗੁਰਕਾਸਬਦੁਕੋਵਿਰਲਾਬੂਝੈ॥ਆਪੁਮਾਰੇਤਾਤ੍ਰਿਭਵਣੁਸੂਝੈ॥ਫਿਰਿਓਹੁਮ
ਰੈਨਮਰਣਾਹੋਵੈਸਹਜੇਸਚਿਸਮਾਵਣਿਆ॥੪॥ਮਾਇਆਮਹਿਫਿਰਿਚਿਤੁਨਲਾਏ॥
ਗੁਰਕੈਸਬਦਿਸਦਰਹੈਸਮਾਏ॥ਸਚੁਸਲਾਹੇਸਭਘਟਅੰਤਰਿਸਚੋਸਚੁਸੁਹਾਵਣਿਆ॥
੫॥ਸਚੁਸਾਲਾਹੀਸਦਾਹਜੂਰੇ॥ਗੁਰਕੈਸਬਦਿਰਹਿਆਭਰਪੂਰੇ॥ਗੁਰਪਰਸਾਦੀਸਚੁਨਦਰਿ

ਆਵੈਸਚੇਰੀਸੁਖੁਪਾਵਣਿਆ॥੬॥ਸਚੁਮਨਅੰਦਰਿਰਹਿਆਸਮਾਇ॥ਸਦਾਸਚੁਨਿਹ
ਚਲੁਆਵੈਨਜਾਇ॥ਸਚੇਲਾਗੈਸੋਮਨੁਨਿਰਮਲੁਗੁਰਮਤੀਸਾਚਿਸਮਾਵਣਿਆ॥੭॥ਸਚੁ
ਸਾਲਾਹੀਅਵਰੁਨਕੋਈ॥ਜਿਤੁਸੇਵਿਐਸਦਾਸੁਖੁਹੋਈ॥ਨਾਨਕਨਾਮਿਰਤੇਵੀਚਾਰੀਸਚੋ
ਸਚੁਕਮਾਵਣਿਆ॥੮॥੧੮॥੧੯॥ਮਾਝਮਹਲਾ੩॥ ਨਿਰਮਲਸਬਦੁਨਿ
ਰਮਲਹੈਬਾਣੀ॥ਨਿਰਮਲਜੋਤਿਸਭਮਾਹਿਸਮਾਣੀ॥ਨਿਰਮਲਬਾਣੀਹਰਿਸਾਲਾਹੀ
ਜਪਿਹਰਿਨਿਰਮਲੁਮੈਲੁਗਵਾਵਣਿਆ॥੧॥ਹਉਵਾਰੀਜੀਉਵਾਰੀਸੁਖਦਾਤਾਮੰਨਿਵ
ਸਾਵਣਿਆ॥ਹਰਿਨਿਰਮਲੁਗੁਰਸਬਦਿਸਲਾਹੀਸਬਦੋਸੁਣਿਤਿਸਾਮਿਟਾਵਣਿਆ
॥੧॥ਰਹਾਉ॥ਨਿਰਮਲਨਾਮੁਵਸਿਆਮਨਿਆਏ॥ਮਨੁਤਨੁਨਿਰਮਲੁਮਾਇਆਮੋਹੁਗ
ਵਾਏ॥ਨਿਰਮਲਗੁਣਗਾਵੈਨਿਤਸਾਚੇਕੇਨਿਰਮਲਨਾਦੁਵਜਾਵਣਿਆ॥੨॥ਨਿਰਮਲ
ਅੰਮ੍ਰਿਤੁਗੁਰਤੇਪਾਇਆ॥ਵਿਚਹੁਆਪੁਮੁਆਤਿਥੈਮੋਹੁਨਮਾਇਆ॥ਨਿਰਮਲਗਿਆਨੁ
ਧਿਆਨੁਅਤਿਨਿਰਮਲੁਨਿਰਮਲਬਾਣੀਮੰਨਿਵਸਾਵਣਿਆ॥੩॥ਜੋਨਿਰਮਲੁਸੇਵੇਸੁ
ਨਿਰਮਲੁਹੋਵੈ॥ਹਉਮੈਮੈਲੁਗੁਰਸਬਦੇਧੋਵੈ॥ਨਿਰਮਲਵਾਜੈਅਨਹਦਧੁਨਿਬਾਣੀਦ
ਰਿਸਚੈਸੋਭਾਪਾਵਣਿਆ॥੪॥ਨਿਰਮਲਤੇਸਭਨਿਰਮਲਹੋਵੈ॥ਨਿਰਮਲੁਮਨੂਆਹਰਿ
ਸਬਦਿਪਰੋਵੈ॥ਨਿਰਮਲਨਾਮਿਲਗੇਬਡਭਾਗੀਨਿਰਮਲੁਨਾਮਿਸੁਹਾਵਣਿਆ॥੫॥ਸੋ
ਨਿਰਮਲੁਜੋਸਬਦੇਸੋਹੈ॥ਨਿਰਮਲਨਾਮਿਮਨੁਤਨੁਮੋਹੈ॥ਸਾਚਿਨਾਮਿਮਲੁਕਦੇਨਲਾਗੈਮੁ
ਖੁਊਜਲੁਸਚੁਕਰਾਵਣਿਆ॥੬॥ਮਨੁਮੈਲਾਹੈਦੂਜੈਭਾਇ॥ਮੈਲਾਚਉਕਾਮੈਲੈਥਾਇ॥
ਮੈਲਾਖਾਇਫਿਰਿਮੈਲੁਵਧਾਏਮਨਮੁਖਮੈਲੁਦੁਖੁਪਾਵਣਿਆ॥੭॥ਮੈਲੇਨਿਰਮਲਸ
ਭਿਹੁਕਮਿਸਬਾਏ॥ਸੇਨਿਰਮਲਜੋਹਰਿਸਾਚੇਭਾਏ॥ਨਾਨਕਨਾਮੁਵਸੈਮਨਅੰਤਰਿਗੁਰਮੁ
ਖਿਮੈਲੁਚੁਕਾਵਣਿਆ॥੮॥੧੯॥੨੦॥ਮਾਝਮਹਲਾ੩॥ ਗੋਵਿੰਦੁਊਜ
ਲੁਊਜਲਹੰਸਾ॥ਮਨੁਬਾਣੀਨਿਰਮਲਮੇਰੀਮਨਸਾ॥ਮਨਿਊਜਲਸਦਾਮੁਖਸੋਹਹਿਅ
ਤਿਊਜਲਨਾਮੁਧਿਆਵਣਿਆ॥੧॥ਹਉਵਾਰੀਜੀਉਵਾਰੀਗੋਬਿੰਦਗੁਣਗਾਵਣਿ
ਆ॥ਗੋਬਿਦੁਗੋਬਿਦੁਕਹੈਦਿਨੁਰਾਤੀਗੋਬਿਦਗੁਣਸਬਦਿਸੁਣਾਵਣਿਆ॥੧॥ਰਹਾਉ
॥ਗੋਬਿਦੁਗਾਵਹਿਸਹਜਿਸੁਭਾਏ॥ਗੁਰਕੈਭੈਊਜਲਹਉਮੈਮਲੁਜਾਏ॥ਸਦਾਅਨੰਦਿ

ਰਹਹਿਭਗਤਿਕਰਹਿਦਿਨੁਰਾਤੀਸੁਣਿਗੋਬਿੰਦਗੁਣਗਾਵਣਿਆ॥੨॥ਮਨੂਆਨਾਚੈਭਗ
ਤਿਦ੍ਰਿੜਾਏ॥ਗੁਰਕੈਸਬਦਿਮਨੈਮਨੁਮਿਲਾਏ॥ਸਚਾਤਾਲੁਪੂਰੇਮਾਇਆਮੋਹੁਚੁਕਾਏਸਬ
ਦੇਨਿਰਤਿਕਰਾਵਣਿਆ॥੩॥ਊਚਾਕੂਕੇਤਨਹਿਪਛਾੜੇ॥ਮਾਇਆਮੋਹਿਜੋਹਿਆਜਮਕਾ
ਲੇ॥ਮਾਇਆਮੋਹੁਇਸੁਮਨਹਿਨਚਾਏਅੰਤਰਿਕਪਟੁਦੁਖੁਪਾਵਣਿਆ॥੪॥ਗੁਰਮੁਖਿਭ
ਗਤਿਜਾਆਪਿਕਰਾਏ॥ਤਨੁਮਨੁਰਾਤਾਸਹਜਿਸੁਭਾਏ॥ਬਾਣੀਵਜੈਸਬਦਿਵਜਾਏਗੁ
ਰਮੁਖਿਭਗਤਿਥਾਇਪਾਵਣਿਆ॥੫॥ਬਹੁਤਾਲਪੂਰੇਵਾਜੇਵਜਾਏ॥ਨਾਕੋਸੁਣੇਨਮੰਨਿ
ਵਸਾਏ॥ਮਾਇਆਕਾਰਣਿਪਿੜਬੰਧਿਨਾਚੈਦੂਜੈਭਾਇਦੁਖੁਪਾਵਣਿਆ॥੬॥ਜਿ
ਸੁਅੰਤਰਿਪ੍ਰੀਤਿਲਗੈਸੋਮੁਕਤਾ॥ਇੰਦ੍ਰੀਵਸਿਸਚਸੰਜਮਿਜੁਗਤਾ॥ਗੁਰਕੈਸਬਦਿਸਦ
ਹਰਿਧਿਆਏਏਹਾਭਗਤਿਹਰਿਭਾਵਣਿਆ॥੭॥ਗੁਰਮੁਖਿਭਗਤਿਜੁਗਚਾਰੇਹੋਈ॥ਹੋ
ਰਤੁਭਗਤਿਨਪਾਏਕੋਈ॥ਨਾਨਕਨਾਮੁਗੁਰਭਗਤੀਪਾਈਐਗੁਰਚਰਣੀਚਿਤੁਲਾਵਣਿ
ਆ॥੮॥੨੦॥੨੧॥ਮਾਝਮਹਲਾ੩॥ ਸਚਾਸੇਵੀਸਚੁਸਾਲਾਹੀ॥ਸਚੈ
ਨਾਇਦੁਖੁਕਬਹੀਨਾਹੀ॥ਸੁਖਦਾਤਾਸੇਵਨਿਸੁਖੁਪਾਇਨਿਗੁਰਮਤਿਮੰਨਿਵਸਾਵਣਿ
ਆ॥੧॥ਹਉਵਾਰੀਜੀਉਵਾਰੀਸੁਖਸਹਜਿਸਮਾਧਿਲਗਾਵਣਿਆ॥ਜੋਹਰਿਸੇਵਹਿ
ਸੇਸਦਾਸੋਹਹਿਸੋਭਾਸੁਰਤਿਸੁਹਾਵਣਿਆ॥੧॥ਰਹਾਉ॥ਸਭੁਕੋਤੇਰਾਭਗਤੁਕਹਾਏ॥ਸੇਈ
ਭਗਤਤੇਰੈਮਨਿਭਾਏ॥ਸਚੁਬਾਣੀਤੁਧੈਸਾਲਾਹਨਿਰੰਗਿਰਤੇਭਗਤਿਕਰਾਵਣਿਆ॥੨॥
ਸਭੁਕੋਸਚੇਹਰਿਜੀਉਤੇਰਾ॥ਗੁਰਮੁਖਿਮਿਲੈਤਾਚੂਕੈਫੇਰਾ॥ਜਾਤੁਧੁਭਾਵੈਤਨਾਇਰਚਾ
ਵਹਿਤੂੰਆਪੇਨਾਉਜਪਾਵਣਿਆ॥੩॥ਗੁਰਮਤੀਹਰਿਮੰਨਿਵਸਾਇਆ॥ਹਰਖੁਸੋਗੁਸ
ਭੁਮੋਹੁਗਵਾਇਆ॥ਇਕਸੁਸਿਉਲਿਵਲਾਗੀਸਦਹੀਹਰਿਨਾਮੁਮੰਨਿਵਸਾਵਣਿਆ॥
੪॥ਭਗਤਰੰਗਿਰਾਤੇਸਦਾਤੇਰੈਚਾਏ॥ਨਉਨਿਧਿਨਾਮੁਵਸਿਆਮਨਿਆਏ॥ਪੂਰੈਭਾਗਿ
ਸਤਿਗੁਰੁਪਾਇਆਸਬਦੇਮੇਲਿਮਿਲਾਵਣਿਆ॥੫॥ਤੂੰਦਇਆਲੁਸਦਾਸੁਖਦਾਤਾ
॥ਤੂੰਆਪੇਮੇਲਹਿਗੁਰਮੁਖਿਜਾਤਾ॥ਤੂੰਆਪੇਦੇਵਹਿਨਾਮੁਵਡਾਈਨਾਮਿਰਤੇਸੁਖੁਪਾਵ
ਣਿਆ॥੬॥ਸਦਾਸਦਾਸਾਚੇਤੁਧੁਸਾਲਾਹੀ॥ਗੁਰਮੁਖਿਜਾਤਾਦੂਜਾਕੋਨਾਹੀ॥ਏਕਸੁਸਿ
ਉਮਨੁਰਹਿਆਸਮਾਏਮਨਿਮੰਨਿਐਮਨਹਿਮਿਲਾਵਣਿਆ॥੭॥ਗੁਰਮੁਖਿਹੋਵੈਸੋਸਾਲਾ

ਹੋਇਸਾਚੇਠਾਕੁਰਵੇਪਰਵਾਹੇ॥ਨਾਨਕਨਾਮੁਵਸੈਮਨਅੰਤਰਿਗੁਰਸਬਦੀਹਰਿਮੇਲਾਵਣਿ
ਆ॥੮॥੨੧॥੨੨॥ਮਾਝਮਹਲਾ੩ ॥ਤੇਰੇਭਗਤਸੋਹਹਿਸਾਚੈਦਰਬਾਰੇ
॥ਗੁਰਕੈਸਬਦਿਨਾਮਿਸਵਾਰੇ॥ਸਦਾਅਨੰਦਿਰਹਹਿਦਿਨੁਰਾਤੀਗੁਣਕਹਿਗੁਣੀਸਮਾਵ
ਣਿਆ॥੧॥ਹਉਵਾਰੀਜੀਉਵਾਰੀਨਾਮੁਸੁਣਿਮੰਨਿਵਸਾਵਣਿਆ॥ਹਰਿਜੀਉਸਚਾਊ
ਚੋਊਚਾਹਉਮੈਮਾਰਿਮਿਲਾਵਣਿਆ॥੧॥ਰਹਾਉ॥ਹਰਿਜੀਉਸਾਚਾਸਾਚੀਨਾਈ॥ਗੁ
ਰਪਰਸਾਦੀਕਿਸੈਮਿਲਾਈ॥ਗੁਰਸਬਦੀਮਿਲਹਿਸੇਵਿਛੁੜਹਿਨਾਹੀ॥ਸਹਜੇਸਚਿ
ਸਮਾਵਣਿਆ॥੨॥ਤੁਝਤੇਬਾਹਰਿਕਛੂਨਹੋਇ॥ਤੂੰਕਰਿਕਰਿਵੇਖਹਿਜਾਣਹਿਸੋਇ
ਆਪੇਕਰੇਕਰਾਏਕਰਤਾਗੁਰਮਤਿਆਪਿਮਿਲਾਵਣਿਆ॥੩॥ਕਾਮਣਿਗੁਣਵੰਤੀਹਰਿ
ਪਾਏ॥ਭੈਭਾਇਸੀਗਾਰੁਬਣਾਏ॥ਸਤਿਗੁਰੁਸੇਵਿਸਦਾਸੋਹਾਗਣਿਸਚਉਪਦੇਸਿਸਮਾਵ
ਣਿਆ॥੪॥ਸਬਦੁਵਿਸਾਰਨਿਤਿਨਾਠਉਰੁਨਠਾਉ॥ਭ੍ਰਮਿਭੂਲੇਜਿਉਸੁੰਞੈਘਰਿਕਾਉ
॥ਹਲਤੁਪਲਤੁਤਿਨੀਦੋਵੈਗਵਾਏਦੁਖੇਦੁਖਿਵਿਹਾਵਣਿਆ॥੫॥ਲਿਖਦਿਆਲਿ
ਖਦਿਆਕਾਗਦਮਸੁਖੋਈ॥ਦੂਜੈਭਾਇਸੁਖੁਪਾਏਨਕੋਈ॥ਕੂੜੁਲਿਖਹਿਤੈਕੂੜੁਕਮਾਵ
ਹਿਜਲਿਜਾਵਹਿਕੂੜਿਚਿਤੁਲਾਵਣਿਆ॥੬॥ਗੁਰਮੁਖਿਸਚੋਸਚੁਲਿਖਹਿਵੀਚਾ
ਰੁ॥ਸੇਜਨਸਚੇਪਾਵਹਿਮੋਖਦੁਆਰੁ॥ਸਚੁਕਾਗਦੁਕਲਮਮਸਵਾਣੀਸਚੁਲਿਖਿਸਚਿ
ਸਮਾਵਣਿਆ॥੭॥ਮੇਰਾਪ੍ਰਭੁਅੰਤਰਿਬੈਠਾਵੇਖੈ॥ਗੁਰਪਰਸਾਦੀਮਿਲੈਸੋਈਜਨੁਲੇ
ਖੈ॥ਨਾਨਕਨਾਮੁਮਿਲੈਵਡਿਆਈਪੂਰੇਗੁਰਤੇਪਾਵਣਿਆ॥੮॥੨੨॥੨੩॥ਮਾਝਮ
ਹਲਾ੩ ॥ਆਤਮਰਾਮਪਰਗਾਸੁਗੁਰਤੇਹੋਵੈ॥ਹਉਮੈਮੈਲੁਲਾਗੀਗੁਰਸ
ਬਦੀਖੋਵੈ॥ਮਨੁਨਿਰਮਲੁਅਨਦਿਨੁਭਗਤੀਰਾਤਾਭਗਤਿਕਰੇਹਰਿਪਾਵਣਿਆ॥੧॥
ਹਉਵਾਰੀਜੀਉਵਾਰੀਆਪਿਭਗਤਿਕਰਨਿਅਵਰਾਭਗਤਿਕਰਾਵਣਿਆ॥ਤਿਨ
ਭਗਤਜਨਾਕਉਸਦਨਮਸਕਾਰੁਕੀਜੈਜੋਅਨਦਿਨੁਹਰਿਗੁਣਗਾਵਣਿਆ॥੧॥ਰਹਾਉ
॥ਆਪੇਕਰਤਾਕਾਰਣੁਕਰਾਏ॥ਜਿਤੁਭਾਵੈਤਿਤੁਕਾਰੈਲਾਏ॥ਪੂਰੈਭਾਗਿਗੁਰਸੇਵਾਹੋ
ਵੈਗੁਰਸੇਵਾਤੇਸੁਖੁਪਾਵਣਿਆ॥੨॥ਮਰਿਮਰਿਜੀਵੈਤਾਕਿਛੁਪਾਏ॥ਗੁਰਪਰਸਾਦੀ
ਹਰਿਮੰਨਿਵਸਾਏ॥ਸਦਾਮੁਕਤੁਹਰਿਮੰਨਿਵਸਾਏਸਹਜੇਸਹਜਿਸਮਾਵਣਿਆ॥੩॥

ਬਹੁਕਰਮਕਮਾਵੈਮੁਕਤਿਨਪਾਏ॥ਦੇਸੰਤਰੁਭਵੈਦੂਜੈਭਾਇਖੁਆਏ॥ਬਿਰਥਾਜ
ਨਮੁਗਵਾਇਆਕਪਟੀ॥ਬਿਨੁਸਬਦੈਦੁਖੁਪਾਵਣਿਆ॥੪॥ਧਾਵਤੁਰਾਖੈਠਾਕਿਰਹ
ਏ॥ਗੁਰਪਰਸਾਦੀਪਰਮਪਦੁਪਾਏ॥ਸਤਿਗੁਰੁਆਪੇਮੇਲਿਮਿਲਾਏਮਿਲਿਪ੍ਰੀਤਮ
ਸੁਖੁਪਾਵਣਿਆ॥੫॥ਇਕਿਕੂੜਿਲਾਗੇਕੂੜੇਫਲਪਾਏ॥ਦੂਜੈਭਾਇਬਿਰਥਾਜਨ
ਮੁਗਵਾਏ॥ਆਪਿਡੁਬੇਸਗਲੇਕੁਲਡੋਬੇਕੂੜੁਬੋਲਿਬਿਖੁਖਾਵਣਿਆ॥੬॥ਇਸੁ
ਤਨਮਹਿਮਨੁਕੋਗੁਰਮੁਖਿਦੇਖੈ॥ਭਾਇਭਗਤਿਜਾਹਉਮੈਸੋਖੈ॥ਸਿਧਸਾਧਿਕ
ਮੋਨਿਧਾਰੀਰਹੇਲਿਵਲਾਇਤਿਨਭੀਤਨਮਹਿਮਨੁਨਦਿਖਾਵਣਿਆ॥੭॥ਆਪਿ
ਕਰਾਏਕਰਤਾਸੋਈ॥ਹੋਰੁਕਿਕਰੇਕੀਤੈਕਿਆਹੋਈ॥ਨਾਨਕਜਿਸੁਨਾਮੁਦੇਵੈਸੋਲੇਵੈ
ਨਾਮੋਮੰਨਿਵਸਾਵਣਿਆ॥੮॥੨੩॥੨੪॥ਮਾਝਮਹਲਾ੩ ॥ਇਸੁਗੁ
ਫਾਮਹਿਅਖੁਟਭੰਡਾਰਾ॥ਤਿਸੁਵਿਚਿਵਸੈਹਰਿਅਲਖਅਪਾਰਾ॥ਆਪੇਗੁਪਤੁਪਰਗਟੁਹੈਆ
ਪੇਗੁਰਸਬਦੀਆਪੁਵੰਞਾਵਣਿਆ॥੧॥ਹਉਵਾਰੀਜੀਉਵਾਰੀਅੰਮ੍ਰਿਤਨਾਮੁਮੰਨਿਵਸਾਵ
ਣਿਆ॥ਅੰਮ੍ਰਿਤਨਾਮੁਮਹਾਰਸੁਮੀਠਾਗੁਰਮਤੀਅੰਮ੍ਰਿਤੁਪੀਆਵਣਿਆ॥੧॥ਰਹਾਉ॥ਹਉ
ਮੈਮਾਰਿਬਜਰਕਪਾਟਖੁਲਾਇਆ॥ਨਾਮੁਅਮੋਲਕੁਗੁਰਪਰਸਾਦੀਪਾਇਆ॥ਬਿਨੁਸ
ਬਦੈਨਾਮੁਨਪਾਏਕੋਈਗੁਰਕਿਰਪਾਮੰਨਿਵਸਾਵਣਿਆ॥੨॥ਗੁਰਗਿਆਨਅੰਜਨੁਸਚੁਨੇ
ਤ੍ਰੀਪਾਇਆ॥ਅੰਤਰਿਚਾਨਣੁਅਗਿਆਨੁਅੰਧੇਰੁਗਵਾਇਆ॥ਜੋਤੀਜੋਤਿਮਿਲੀਮਨੁਮਾ
ਨਿਆਹਰਿਦਰਿਸੋਭਾਪਾਵਣਿਆ॥੩॥ਸਰੀਰਹੁਭਾਲਣਿਕੋਬਾਹਰਿਜਾਏ॥ਨਾਮੁਨਲਹੈਬ
ਹੁਤੁਵੇਗਾਰਿਦੁਖੁਪਾਏ॥ਮਨਮੁਖਅੰਧੇਸੂਝੈਨਾਹੀਫਿਰਿਘਿਰਿਆਇਗੁਰਮੁਖਿਵਥੁਪਾਵਣਿ
ਆ॥੪॥ਗੁਰਪਰਸਾਦੀਸਚਾਹਰਿਪਾਏ॥ਮਨਿਤਨਿਵੇਖੈਹਉਮੈਮੈਲੁਜਾਏ॥ਬੈਸਿਸੁਥਾਨਿਸਦ
ਹਰਿਗੁਣਗਾਵੈਸਚੈਸਬਦਿਸਮਾਵਣਿਆ॥੫॥ਨਉਦਰਠਾਕੇਧਾਵਤੁਰਹਾਏ॥ਦਸਵੈਨਿਜ
ਘਰਿਵਾਸਾਪਾਏ॥ਓਥੈਅਨਹਦਸਬਦਵਜਹਿਦਿਨੁਰਾਤੀਗੁਰਮਤੀਸਬਦੁਸੁਣਾਵਣਿਆ
॥੬॥ਬਿਨੁਸਬਦੈਅੰਤਰਿਆਨੇਰਾ॥ਨਵਸਤੁਲਹੈਨਚੂਕੈਫੇਰਾ॥ਸਤਿਗੁਰਹਥਿਕੁੰਜੀਹੋਰਤੁ
ਦਰੁਖੁਲੈਨਾਹੀਗੁਰੁਪੂਰੈਭਾਗਿਮਿਲਾਵਣਿਆ॥੭॥ਗੁਪਤੁਪਰਗਟੁਤੂੰਸਭਨੀਥਾਈ॥ਗੁਰਪਰ
ਸਾਦੀਮਿਲਿਸੋਝੀਪਾਈ॥ਨਾਨਕਨਾਮੁਸਲਾਹਿਸਦਾਤੂੰਗੁਰਮੁਖਿਮੰਨਿਵਸਾਵਣਿਆ॥੮॥

੨੪॥੨੫॥॥ਮਾਝਮਹਲਾ੩ ॥ਗੁਰਮੁਖਿਮਿਲੈਮਿਲਾਏਆਪੇ॥ਕਾਲੁਨਜੋਹੈਦੁਖੁ
ਨਸੰਤਾਪੇ॥ਹਉਮੈਮਾਰਿਬੰਧਨਸਭਤੋੜੈਗੁਰਮੁਖਿਸਬਦਿਸੁਹਾਵਣਿਆ॥੧॥ਹਉਵਾਰੀਜੀ
ਉਵਾਰੀਹਰਿਹਰਿਨਾਮਿਸੁਹਾਵਣਿਆ॥ਗੁਰਮੁਖਿਗਾਵੈਗੁਰਮੁਖਿਨਾਚੈਹਰਿਸੇਤੀਚਿਤੁਲਾਵ
ਣਿਆ॥੧॥ਰਹਾਉ॥ਗੁਰਮੁਖਿਜੀਵੈਮਰੈਪਰਵਾਣੁ॥ਆਰਜਾਨਛੀਜੈਸਬਦੁਪਛਾਣੁ॥ਗੁਰ
ਮੁਖਿਮਰੈਨਕਾਲੁਨਖਾਏਗੁਰਮੁਖਿਸਚਿਸਮਾਵਣਿਆ॥੨॥ਗੁਰਮੁਖਿਹਰਿਦਰਿਸੋਭਾਪਾਏ॥
ਗੁਰਮੁਖਿਵਿਚਹੁਆਪੁਗਵਾਏ॥ਆਪਿਤਰੈਕੁਲਸਗਲੇਤਾਰੈਗੁਰਮੁਖਿਜਨਮੁਸਵਾਰਣਿਆ
॥੩॥ਗੁਰਮੁਖਿਦੁਖੁਕਦੇਨਲਗੈਸਰੀਰਿ॥ਗੁਰਮੁਖਿਹਉਮੈਚੂਕੈਪੀਰ॥ਗੁਰਮੁਖਿਮਨੁਨਿਰ
ਮਲੁਫਿਰਿਮੈਲੁਨਲਾਗੈਗੁਰਮੁਖਿਸਹਜਿਸਮਾਵਣਿਆ॥੪॥ਗੁਰਮੁਖਿਨਾਮੁਮਿਲੈਵਡਿ
ਆਈ॥ਗੁਰਮੁਖਿਗੁਣਗਾਵੈਸੋਭਾਪਾਈ॥ਸਦਾਅਨੰਦਿਰਹੈਦਿਨੁਰਾਤੀਗੁਰਮੁਖਿਸਬ
ਦੁਕਰਾਵਣਿਆ॥੫॥ਗੁਰਮੁਖਿਅਨਦਿਨੁਸਬਦੇਰਾਤਾ॥ਗੁਰਮੁਖਿਜੁਗਚਾਰੇਹੈਜਾਤਾ॥ਗੁ
ਰਮੁਖਿਗੁਣਗਾਵੈਸਦਾਨਿਰਮਲੁਸਬਦੇਭਗਤਿਕਰਾਵਣਿਆ॥੬॥ਬਾਝੁਗੁਰੂਹੈਅੰਧਅੰ
ਧਾਰ॥ਜਮਕਾਲਿਗਰਠੇਕਰਹਿਪੁਕਾਰ॥ਅਨਦਿਨੁਰੋਗੀਬਿਸਟਾਕੇਕੀੜੇਬਿਸਟਾਮਹਿਦੁ
ਖੁਪਾਵਣਿਆ॥੭॥ਗੁਰਮੁਖਿਆਪੇਕਰੇਕਰਾਏ॥ਗੁਰਮੁਖਿਹਿਰਦੈਵੁਠਾਆਪਿਆਏ॥
ਨਾਨਕਨਾਮਿਮਿਲੈਵਡਿਆਈਪੂਰੇਗੁਰਤੇਪਾਵਣਿਆ॥੮॥੨੫॥੨੬॥ਮਾਝਮਹਲਾ
੩ ॥ਏਕਾਜੋਤਿਜੋਤਿਹੈਸਰੀਰਾ॥ਸਬਦਿਦਿਖਾਏਸਤਿਗੁਰੁਪੂਰਾ॥ਆਪੇਫਰਕੁ
ਕੀਤੋਨੁਘਟਅੰਤਰਿਆਪੇਬਣਤਬਣਾਵਣਿਆ॥੧॥ਹਉਵਾਰੀਜੀਉਵਾਰੀਹਰਿਸਚੇ
ਕੇਗੁਣਗਾਵਣਿਆ॥ਬਾਝੁਗੁਰੂਕੋਸਹਜੁਨਪਾਏਗੁਰਮੁਖਿਸਹਜਿਸਮਾਵਣਿਆ॥੧॥
ਰਹਾਉ॥ਤੂੰਆਪੇਸੋਹਹਿਆਪੇਜਗੁਮੋਹਹਿ॥ਤੂੰਆਪੇਨਦਰੀਜਗਤੁਪਰੋਵਹਿ॥ਤੂੰਆਪੇ
ਦੁਖੁਸੁਖੁਦੇਵਹਿਕਰਤੇਗੁਰਮੁਖਿਹਰਿਦੇਖਾਵਣਿਆ॥੨॥ਆਪੇਕਰਤਾਕਰੇਕਰਾਏ॥ਆ
ਪੇਸਬਦੁਗੁਰਮੰਨਿਵਸਾਏ॥ਸਬਦੇਉਪਜੈਅੰਮ੍ਰਿਤਬਾਣੀਗੁਰਮੁਖਿਆਖਿਸੁਣਾਵਣਿਆ
॥੩॥ਆਪੇਕਰਤਾਆਪੇਭੁਗਤਾ॥ਬੰਧਨਤੋੜੇਸਦਾਹੈਮੁਕਤਾ॥ਸਦਾਮੁਕਤੁਆਪੇਹੈਸਚ
ਆਪੇਅਲਖੁਲਖਾਵਣਿਆ॥੪॥ਆਪੇਮਾਇਆਆਪੇਛਾਇਆ॥ਆਪੇਮੋਹੁਸਭੁਜਗ
ਤੁਉਪਾਇਆ॥ਆਪੇਗੁਣਦਾਤਾਗੁਣਗਾਵੈਆਪੇਆਖਿਸੁਣਾਵਣਿਆ॥੫॥ਆਪੇਕ

ਰੇਕਰਾਏਆਪੇ॥ਆਪੇਥਾਪਿਉਥਾਪੇਆਪੇ॥ਤੁਝਤੇਬਾਹਰਿਕਛੂਨਹੋਵੈਤੂੰਆਪੇਕਾਰੈਲਾ ੬੩
ਵਣਿਆ॥੬॥ਆਪੇਮਾਰੇਆਪਿਜੀਵਾਏ॥ਆਪੇਮੇਲੇਮੇਲਿਮਿਲਾਏ॥ਸੇਵਾਤੇਸਦਾਸੁ
ਖੁਪਾਇਆਗੁਰਮੁਖਿਸਹਜਿਸਮਾਵਣਿਆ॥੭॥ਆਪੇਊਚਾਊਚੋਹੋਈ॥ਜਿਸੁਆਪਿ
ਵਿਖਾਲੇਸੁਵੇਖੈਕੋਈ॥ਨਾਨਕਨਾਮੁਵਸੈਘਟਅੰਤਰਿਆਪੇਵੇਖਿਵਿਖਾਲਣਿਆ॥੮
॥੨੬॥੨੭॥ਮਾਝਮਹਲਾ੩ ॥ਮੇਰਾਪ੍ਰਭੁਭਰਪੂਰਿਰਹਿਆਸਭਥਾਈ॥ਗੁਰ
ਪਰਸਾਦੀਘਰਹੀਮਹਿਪਾਈ॥ਸਦਾਸਰੇਵੀਇਕਮਨਿਧਿਆਈਗੁਰਮੁਖਿਸਚਿਸਮਾਵਣਿ
ਆ॥੧॥ਹਉਵਾਰੀਜੀਉਵਾਰੀਜਗਜੀਵਨੁਮੰਨਿਵਸਾਵਣਿਆ॥ਹਰਿਜਗਜੀਵਨੁਨਿ
ਰਭਉਦਾਤਾਗੁਰਮਤਿਸਹਜਿਸਮਾਵਣਿਆ॥੧॥ਰਹਾਉ॥ਘਰਮਹਿਧਰਤੀਧਉਲੁਪਤ
ਲਾ॥ਘਰਹੀਮਹਿਪ੍ਰੀਤਮੁਸਦਾਹੈਬਾਲਾ॥ਸਦਾਅਨੰਦਿਰਹੈਸੁਖਦਾਤਾਗੁਰਮਤਿਸਹਜਿ
ਸਮਾਵਣਿਆ॥੨॥ਕਾਇਆਅੰਦਰਿਹਉਮੈਮੇਰਾ॥ਜੰਮਣਮਰਣੁਨਚੂਕੈਫੇਰਾ॥ਗੁਰਮੁ
ਖਿਹੋਵੈਸੁਹਉਮੈਮਾਰੇਸਚੋਸਚੁਧਿਆਵਣਿਆ॥੩॥ਕਾਇਆਅੰਦਰਿਪਾਪੁਪੁੰਨੁਦੁਇ
ਭਾਈ॥ਦੁਹੀਮਿਲਿਕੈਸ੍ਰਿਸਟਿਉਪਾਈ॥ਦੋਵੈਮਾਰਿਜਾਇਇਕਤੁਘਰਿਆਵੈਗੁਰਮ
ਤਿਸਹਜਿਸਮਾਵਣਿਆ॥੪॥ਘਰਹੀਮਾਹਿਦੂਜੈਭਾਇਅਨੇਰਾ॥ਚਾਨਣੁਹੋਵੈਛੋਡੈਹਉ
ਮੈਮੇਰਾ॥ਪਰਗਟੁਸਬਦੁਹੈਸੁਖਦਾਤਾਅਨਦਿਨੁਨਾਮੁਧਿਆਵਣਿਆ॥੫॥ਅੰਤਰਿਜੋਤਿ
ਪਰਗਟੁਪਾਸਾਰਾ॥ਗੁਰਸਾਖੀਮਿਟਿਆਅੰਧਿਆਰਾ॥ਕਮਲੁਬਿਗਾਸਿਸਦਾਸੁਖੁਪਾਇਆ
ਜੋਤੀਜੋਤਿਮਿਲਾਵਣਿਆ॥੬॥ਅੰਦਰਿਮਹਲਰਤਨੀਭਰੇਭੰਡਾਰਾ॥ਗੁਰਮੁਖਿਪਾਏਨਾਮੁ
ਅਪਾਰਾ॥ਗੁਰਮੁਖਿਵਣਜੇਸਦਾਵਾਪਾਰੀਲਾਹਾਨਾਮੁਸਦਪਾਵਣਿਆ॥੭॥ਆਪੇਵਥੁ
ਰਾਖੈਆਪੇਦੇਇ॥ਗੁਰਮੁਖਿਵਣਜਹਿਕੇਈਕੇਇ॥ਨਾਨਕਜਿਸੁਨਦਰਿਕਰੇਸੋਪਾਏਕਰਿ
ਕਿਰਪਾਮੰਨਿਵਸਾਵਣਿਆ॥੮॥੨੭॥੨੮॥ਮਾਝਮਹਲਾ੩ ॥ਹਰਿਆਪੇਮੇ
ਲੇਸੇਵਕਰਾਏ॥ਗੁਰਕੈਸਬਦਿਭਾਉਦੂਜਾਜਾਏ॥ਹਰਿਨਿਰਮਲੁਸਦਾਗੁਣਦਾਤਾਹਰਿਗੁ
ਣਮਹਿਆਪਿਸਮਾਵਣਿਆ॥੧॥ਹਉਵਾਰੀਜੀਉਵਾਰੀਸਚੁਸਚਾਹਿਰਦੈਵਸਾਵਣਿਆ
॥ਸਚਾਨਾਮੁਸਦਾਹੈਨਿਰਮਲੁਗੁਰਸਬਦੀਮੰਨਿਵਸਾਵਣਿਆ॥੧॥ਰਹਾਉ॥ਆਪੇਗੁਰੁਦ
ਾਤਾਕਰਮਿਬਿਧਾਤਾ॥ਸੇਵਕਸੇਵਹਿਗੁਰਮੁਖਿਹਰਿਜਾਤਾ॥ਅੰਮ੍ਰਿਤਨਾਮਿਸਦਾਜਨਸੋਹਹਿ

ਗੁਰਮਤਿਹਰਿਗੁਣਪਾਵਣਿਆ॥੨॥ਇਸੁਗੁਫਾਮਹਿਇਕੁਥਾਨੁਸੁਹਾਇਆ॥ਪੂਰੈਗੁਰਿ
ਹਉਮੈਭਰਮੁਚੁਕਾਇਆ॥ਅਨਦਿਨੁਨਾਮੁਸਲਾਹਨਿਰੰਗਿਰਾਤੇਗੁਰਕਿਰਪਾਤੇਪਾਵਣਿਆ॥
੩॥ਗੁਰਕੈਸਬਦਿਇਹੁਗੁਫਾਵੀਚਾਰੇ॥ਨਾਮੁਨਿਰੰਜਨੁਅੰਤਰਿਵਸੈਮੁਰਾਰੇ॥ਹਰਿਗੁਣਗਾ
ਵੈਸਬਦਿਸੁਹਾਏਮਿਲਿਪ੍ਰੀਤਮਸੁਖੁਪਾਵਣਿਆ॥੪॥ਜਮੁਜਾਗਾਤੀਦੂਜੈਭਾਇਕਰੁਲ
ਾਏ॥ਨਾਵਹੁਭੂਲੇਦੇਇਸਜਾਏ॥ਘੜੀਮੁਹਤਕਾਲੇਖਾਲੇਵੈਰਤੀਅਹੁਮਾਸਾਤੋਲਕਢਾਵ
ਣਿਆ॥੫॥ਪੇਈਅੜੈਪਿਰੁਚੇਤੈਨਾਹੀ॥ਦੂਜੈਮੁਠੀਰੋਵੈਧਾਹੀ॥ਖਰੀਕੁਆਲਿਓਕੁਰੂਪਿ
ਕੁਲਖਣੀਸੁਪਨੈਪਿਰੁਨਹੀਪਾਵਣਿਆ॥੬॥ਪੇਈਅੜੈਪਿਰੁਮੰਨਿਵਸਾਇਆ॥ਪੂਰੈ
ਗੁਰਿਹਦੂਰਿਦਿਖਾਇਆ॥ਕਾਮਣਿਪਿਰੁਰਾਖਿਆਕੰਠਿਲਾਇਸਬਦੇਪਿਰੁਰਾਵੈਸੇਜਸੁਹਾ
ਵਣਿਆ॥੭॥ਆਪੇਦੇਵੈਸਦਿਬੁਲਾਏ॥ਆਪਣਾਨਾਉਮੰਨਿਵਸਾਏ॥ਨਾਨਕਨਾਮੁਮਿਲੈ
ਵਡਿਆਈਅਨਦਿਨੁਸਦਾਗੁਣਗਾਵਣਿਆ॥੮॥੨੮॥੨੯॥ਮਾਝਮਹਲਾ੩
॥ਉਤਮਜਨਮੁਸੁਥਾਨਿਹੈਵਾਸਾ॥ਸਤਿਗੁਰੁਸੇਵਹਿਘਰਮਾਹਿਉਦਾਸਾ॥ਹਰਿਰੰਗਿਰਹਹਿ
ਸਦਾਰੰਗਿਰਾਤੇਹਰਿਰਸਿਮਨੁਤ੍ਰਿਪਤਾਵਣਿਆ॥੧॥ਹਉਵਾਰੀਜੀਉਵਾਰੀਪੜਿਬੁਝਿਮੰ
ਨਿਵਸਾਵਣਿਆ॥ਗੁਰਮੁਖਿਪੜਹਿਹਰਿਨਾਮੁਸਲਾਹਹਿਦਰਿਸਚੈਸੋਭਾਪਾਵਣਿਆ
॥੧॥ਰਹਾਉ॥ਅਲਖਅਭੇਉਹਰਿਰਹਿਆਸਮਾਏ॥ਉਪਾਇਨਕਿਤੀਪਾਇਆਜਾਏ॥
ਕਿਰਪਾਕਰੇਤਾਸਤਿਗੁਰੁਭੇਟੈਨਦਰੀਮੇਲਿਮਿਲਾਵਣਿਆ॥੨॥ਦੂਜੈਭਾਇਪੜੈਨਹੀ
ਬੂਝੈ॥ਤ੍ਰਿਬਿਧਿਮਾਇਆਕਾਰਣਿਲੂਝੈ॥ਤ੍ਰਿਬਿਧਿਬੰਧਨਤੂਟਹਿਗੁਰਸਬਦੀਗੁਰਸਬ
ਦੀਮੁਕਤਿਕਰਾਵਣਿਆ॥੩॥ਇਹੁਮਨੁਚੰਚਲੁਵਸਿਨਆਵੈ॥ਦੁਬਿਧਾਲਾਗੈਦਹਦਿਸਿ
ਧਾਵੈ॥ਬਿਖੁਕਾਕੀੜਾਬਿਖੁਮਹਿਰਾਤਾਬਿਖੁਹੀਮਾਹਿਪਚਾਵਣਿਆ॥੪॥ਹਉਹਉਕਰੇ
ਤੈਆਪੁਜਣਾਏ॥ਬਹੁਕਰਮਕਰੈਕਿਛੁਥਾਇਨਪਾਏ॥ਤੁਝਤੇਬਾਹਰਿਕਿਛੂਨਹੋਵੈਬਖ
ਸੇਸਬਦਿਸੁਹਾਵਣਿਆ॥੫॥ਉਪਜੈਪਚੈਹਰਿਬੂਝੈਨਾਹੀ॥ਅਨਦਿਨੁਦੂਜੈਭਾਇਫਿ
ਰਾਹੀ॥ਮਨਮੁਖਜਨਮੁਗਇਆਹੈਬਿਰਥਾਅੰਤਿਗਇਆਪਛੁਤਾਵਣਿਆ॥੬॥ਪਿਰੁਪਰ
ਦੇਸਿਸਿਗਾਰੁਬਣਾਏ॥ਮਨਮੁਖਅੰਧੁਐਸੇਕਰਮਕਮਾਏ॥ਹਲਤਿਨਸੋਭਾਪਲਤਿਨਢੋ
ਈਬਿਰਥਾਜਨਮੁਗਵਾਵਣਿਆ॥੭॥ਹਰਿਕਾਨਾਮੁਕਿਨੈਵਿਰਲੈਜਾਤਾ॥ਪੂਰੇਗੁਰਕੈਸ

ਬਦਿਪਛਾਤਾ॥ਅਨਦਿਨੁਭਗਤਿਕਰੇਦਿਨੁਰਾਤੀਸਹਜੇਹੀਸੁਖੁਪਾਵਣਿਆ॥੮॥ਸ
ਭਮਹਿਵਰਤੈਏਕੋਸੋਈ॥ਗੁਰਮੁਖਿਵਿਰਲਾਬੂਝੈਕੋਈ॥ਨਾਨਕਨਾਮਿਰਤੇਜਨਸੋਹਹਿਕਰਿ
ਕਿਰਪਾਆਪਿਮਿਲਾਵਣਿਆ॥੯॥੨੯॥੩੦॥ਮਾਝਮਹਲਾ੩ ॥ਮਨਮੁਖ
ਪੜਹਿਪੰਡਿਤਕਹਾਵਹਿ॥ਦੂਜੈਭਾਇਮਹਾਦੁਖੁਪਾਵਹਿ॥ਬਿਖਿਆਮਾਤੇਕਿਛੁਸੂਝੈਨਾਹੀ
ਫਿਰਿਫਿਰਿਜੂਨੀਆਵਣਿਆ॥੧॥ਹਉਵਾਰੀਜੀਉਵਾਰੀਹਉਮੈਮਾਰਿਮਿਲਾਵਣਿਆ
॥ਗੁਰਸੇਵਾਤੇਹਰਿਮਨਿਵਸਿਆਹਰਿਰਸੁਸਹਜਿਪੀਆਵਣਿਆ॥੧॥ਰਹਾਉ॥ਵੇਦੁਪ
ੜਹਿਹਰਿਰਸੁਨਹੀਆਇਆ॥ਵਾਦੁਵਖਾਣਹਿਮੋਹੇਮਾਇਆ॥ਅਗਿਆਨਮਤੀਸਦਾ
ਅੰਧਿਆਰਾਗੁਰਮੁਖਿਬੂਝਿਹਰਿਗਾਵਣਿਆ॥੨॥ਅਕਥੋਕਥੀਐਸਬਦਿਸੁਹਾਵੈ॥
ਗੁਰਮਤੀਮਨਿਸਚੋਭਾਵੈ॥ਸਚੋਸਚੁਰਵਹਿਦਿਨੁਰਾਤੀਇਹੁਮਨੁਸਚਿਰੰਗਾਵਣਿਆ॥
੩॥ਜੋਸਚਿਰਤੇਤਿਨਸਚੋਭਾਵੈ॥ਆਪੇਦੇਇਨਪਛੋਤਾਵੈ॥ਗੁਰਕੈਸਬਦਿਸਦਾਸਚੁਜਾ
ਤਾਮਿਲਿਸਚੇਸੁਖੁਪਾਵਣਿਆ॥੪॥ਕੂੜੁਕੁਸਤੁਤਿਨਾਮੈਲੁਨਲਾਗੈ॥ਗੁਰਪਰਸਾਦੀਅ
ਨਦਿਨੁਜਾਗੈ॥ਨਿਰਮਲਨਾਮੁਵਸੈਘਟਭੀਤਰਿਜੋਤੀਜੋਤਿਮਿਲਾਵਣਿਆ॥੫॥ਤ੍ਰੈਗੁ
ਣਪੜਹਿਹਰਿਤਤੁਨਜਾਣਹਿ॥ਮੂਲਹੁਭੁਲੇਗੁਰਸਬਦੁਨਪਛਾਣਹਿ॥ਮੋਹਬਿਆਪੇ
ਕਿਛੁਸੂਝੈਨਾਹੀਗੁਰਸਬਦੀਹਰਿਪਾਵਣਿਆ॥੬॥ਵੇਦੁਪੁਕਾਰੈਤ੍ਰਿਬਿਧਿਮਾਇਆ॥
ਮਨਮੁਖਨਬੂਝਹਿਦੂਜੈਭਾਇਆ॥ਤ੍ਰੈਗੁਣਪੜਹਿਹਰਿਏਕੁਨਜਾਣਹਿਬਿਨੁਬੂਝੇਦੁ
ਖੁਪਾਵਣਿਆ॥੭॥ਜਾਤਿਸੁਭਾਵੈਤਾਆਪਿਮਿਲਾਏ॥ਗੁਰਸਬਦੀਸਹਸਾਦੂਖੁਚੁਕਾਏ॥
ਨਾਨਕਨਾਵੈਕੀਸਚੀਵਡਿਆਈਨਾਮੋਮੰਨਿਸੁਖੁਪਾਵਣਿਆ॥੮॥੩੦॥੩੧॥ਮਾਝਮ
ਹਲਾ੩ ॥ਨਿਰਗੁਣੁਸਰਗੁਣੁਆਪੇਸੋਈ॥ਤਤੁਪਛਾਣੈਸੋਪੰਡਿਤੁਹੋਈ॥ਆ
ਪਿਤਰੈਸਗਲੇਕੁਲਤਾਰੈਹਰਿਨਾਮੁਮੰਨਿਵਸਾਵਣਿਆ॥੧॥ਹਉਵਾਰੀਜੀਉਵਾਰੀਹਰਿ
ਰਸੁਚਖਿਸਾਦੁਪਾਵਣਿਆ॥ਹਰਿਰਸੁਚਾਖਹਿਸੇਜਨਨਿਰਮਲਨਿਰਮਲਨਾਮੁਧਿਆਵ
ਣਿਆ॥੧॥ਰਹਾਉ॥ਸੋਨਿਹਕਰਮੀਜੋਸਬਦੁਬੀਚਾਰੇ॥ਅੰਤਰਿਤਤੁਗਿਆਨਿਹਉਮੈਮ
ਾਰੇ॥ਨਾਮੁਪਦਾਰਥੁਨਉਨਿਧਿਪਾਏਤ੍ਰੈਗੁਣਮੇਟਿਸਮਾਵਣਿਆ॥੨॥ਹਉਮੈਕਰੈਨਿਹਕਰਮੀ
ਨਹੋਵੈ॥ਗੁਰਪਰਸਾਦੀਹਉਮੈਖੋਵੈ॥ਅੰਤਰਿਬਿਬੇਕੁਸਦਾਆਪੁਵੀਚਾਰੇਗੁਰਸਬਦੀਗੁ

ਣਗਾਵਣਿਆ॥੩॥ਹਰਿਸਿਉਸਾਚਾਗੁਨਿਰਮਲੁਸੋਈ॥ਸਚਿਰਾਤੇਨਿਤਗੁਰਮੁਖਿਹੋਈ॥
ਇਸਨਾਨੁਕਰਹਿਸਦਾਦਿਨੁਰਾਤੀਹਉਮੈਮੈਲੁਚੁਕਾਵਣਿਆ॥੪॥ਨਿਰਮਲਹੰਸਾਪ੍ਰੇਮ
ਪਿਆਰਿ॥ਹਰਿਸਰਿਵਸੈਹਉਮੈਮਾਰਿ॥ਅਹਿਨਿਸਿਪ੍ਰੀਤਿਸਬਦਿਸਾਚੈਹਰਿਸਰਵਾਸਾ
ਪਾਵਣਿਆ॥੫॥ਮਨਮੁਖੁਸਦਾਬਗੁਮੈਲਾਹਉਮੈਮਲੁਲਾਈ॥ਇਸਨਾਨੁਕਰੈਪਰੁਮੈ
ਲੁਨਜਾਈ॥ਜੀਵਤੁਮਰੈਗੁਰਸਬਦੁਬੀਚਾਰੈਹਉਮੈਮੈਲੁਚੁਕਾਵਣਿਆ॥੬॥ਰਤ
ਨੁਪਦਾਰਥੁਘਰਤੇਪਾਇਆ॥ਪੂਰੈਸਤਿਗੁਰਿਸਬਦੁਸੁਣਾਇਆ॥ਗੁਰਪਰਸਾਦਿਮਿ
ਟਿਆਅੰਧਿਆਰਾਘਟਿਚਾਨਣੁਆਪੁਪਛਾਨਣਿਆ॥੭॥ਆਪਿਉਪਾਏਤੈਆਪੇਵੇਖੈ॥
ਸਤਿਗੁਰੁਸੇਵੈਸੋਜਨੁਲੇਖੈ॥ਨਾਨਕਨਾਮੁਵਸੈਘਟਅੰਤਰਿਗੁਰਕਿਰਪਾਤੇਪਾਵਣਿਆ
॥੮॥੩੧॥੩੨॥ ਮਾਝਮਹਲਾ ੩ ॥ਮਾਇਆਮੋਹੁਜਗਤੁਸਬਾਇਆ॥ਤ੍ਰੈ
ਗੁਣਦੀਸਹਿਮੋਹੇਮਾਇਆ॥ਗੁਰਪਰਸਾਦੀਕੋਵਿਰਲਾਬੂਝੈਚਉਥੈਪਦਿਲਿਵਲਾ
ਵਣਿਆ॥੧॥ਹਉਵਾਰੀਜੀਉਵਾਰੀਮਾਇਆਮੋਹੁਸਬਦਿਜਲਾਵਣਿਆ॥ਮਾਇ
ਆਮੋਹੁਜਲਾਏਸੋਹਰਿਸਿਉਚਿਤੁਲਾਏਹਰਿਦਰਿਮਹਲੀਸੋਭਾਪਾਵਣਿਆ॥੧॥ਰ
ਹਾਉ॥ਦੇਵੀਦੇਵਾਮੂਲੁਹੈਮਾਇਆ॥ਸਿੰਮ੍ਰਿਤਿਸਾਸਤਜਿੰਨਿਉਪਾਇਆ॥ਕਾਮੁਕ੍ਰੋਧੁ
ਪਸਰਿਆਸੰਸਾਰੇਆਇਜਾਇਦੁਖੁਪਾਵਣਿਆ॥੨॥ਤਿਸੁਵਿਚਿਗਿਆਨਰਤਨੁ
ਇਕੁਪਾਇਆ॥ਗੁਰਪਰਸਾਦੀਮੰਨਿਵਸਾਇਆ॥ਜਤੁਸਤੁਸੰਜਮੁਸਚੁਕਮਾਵੈਗੁ
ਰਿਪੂਰੈਨਾਮੁਧਿਆਵਣਿਆ॥੩॥ਪੇਈਅੜੈਧਨਭਰਮਿਭੁਲਾਣੀ॥ਦੂਜੈਲਗਿ
ਫਿਰਿਪਛੋਤਾਣੀ॥ਹਲਤੁਪਲਤੁਦੋਵੈਗਵਾਏਸੁਪਨੈਸੁਖੁਨਪਾਵਣਿਆ॥੪॥ਪੇ
ਈਅੜੈਧਨਕੰਤੁਸਮਾਲੇ॥ਗੁਰਪਰਸਾਦੀਵੇਖੈਨਾਲੇ॥ਪਿਰਕੈਸਹਜਿਰਹੈਰੰਗਿਰਤੀ
ਸਬਦਿਸਿੰਗਾਰੁਬਣਾਵਣਿਆ॥੫॥ਸਫਲੁਜਨਮੁਜਿਨਾਸਤਿਗੁਰੁਪਾਇਆ॥ਦੂਜਾਭ
ਉਗੁਰਸਬਦਿਜਲਾਇਆ॥ਏਕੋਰਵਿਰਹਿਆਘਟਅੰਤਰਿਮਿਲਿਸਤਸੰਗਤਿਹਰਿਗੁਣ
ਗਾਵਣਿਆ॥੬॥ਸਤਿਗੁਰੁਨਸੇਵੇਸੋਕਾਹੇਆਇਆ॥ਧ੍ਰਿਗੁਜੀਵਣੁਬਿਰਥਾਜਨਮੁਗਵਾਇ
ਆ॥ਮਨਮੁਖਿਨਾਮੁਚਿਤਿਨਆਵੈਬਿਨੁਨਾਵੈਬਹੁਦੁਖੁਪਾਵਣਿਆ॥੭॥ਜਿਨਿਸਿਸਟਿਸਾਜੀ
ਸੋਈਜਾਣੈ॥ਆਪੇਮੇਲੈਸਬਦਿਪਛਾਣੈ॥ਨਾਨਕਨਾਮੁਮਿਲਿਆਤਿਨਜਨਕਉਜਿਨਧੁਰਿਮਸ

ਤਕਿਲੇਖੁਲਿਖਾਵਣਿਆ॥੮॥੧॥੩੨॥੩੩॥
ਮਾਝਮਹਲਾ ੪ ॥ਆਦਿਪੁਰਖੁਅਪਰੰਪਰੁਆਪੇ॥ਆਪੇਥਾਪੇਥਾ
ਪਿਉਥਾਪੇ॥ਸਭਮਹਿਵਰਤੈਏਕੋਸੋਈਗੁਰਮੁਖਿਸੋਭਾਪਾਵਣਿਆ॥੧॥ਹਉਵਾਰੀਜੀਉਵਾਰੀ
ਨਿਰੰਕਾਰੀਨਾਮੁਧਿਆਵਣਿਆ॥ਤਿਸੁਰੂਪੁਨਰੇਖਿਆਘਟਿਘਟਿਦੇਖਿਆਗੁਰਮੁਖਿਅਲ
ਖੁਲਖਾਵਣਿਆ॥੧॥ਰਹਾਉ॥ਤੂੰਦਇਆਲੁਕਿਰਪਾਲੁਪ੍ਰਭੁਸੋਈ॥ਤੁਧੁਬਿਨੁਦੂਜਾਅਵ
ਰੁਨਕੋਈ॥ਗੁਰੁਪਰਸਾਦੁਕਰੇਨਾਮੁਦੇਵੈਨਾਮੇਨਾਮਿਸਮਾਵਣਿਆ॥੨॥ਤੂੰਆਪੇਸਚਾਸਿਰ
ਜਣਹਾਰਾ॥ਭਗਤੀਭਰੇਤੇਰੇਭੰਡਾਰਾ॥ਗੁਰਮੁਖਿਨਾਮੁਮਿਲੈਮਨੁਭੀਜੈਸਹਜਿਸਮਾਧਿਲਗ
ਵਣਿਆ॥੩॥ਅਨਦਿਨੁਗੁਣਗਾਵਾਪ੍ਰਭਤੇਰੇ॥ਤੁਧੁਸਾਲਾਹੀਪ੍ਰੀਤਮਮੇਰੇ॥ਤੁਧੁਬਿਨੁਅ
ਵਰੁਨਕੋਈਜਾਚਾ॥ਗੁਰਪਰਸਾਦੀਤੂੰਪਾਵਣਿਆ॥੪॥ਅਗਮੁਅਗੋਚਰੁਮਿਤਿਨਹੀਪਾਈ॥
ਅਪਣੀਕ੍ਰਿਪਾਕਰਹਿਤੂੰਲੈਹਿਮਿਲਾਈ॥ਪੂਰੇਗੁਰਕੈਸਬਦਿਧਿਆਈਐਸਬਦੁਸੇਵਿਸੁਖੁ
ਪਾਵਣਿਆ॥੫॥ਰਸਨਾਗੁਣਵੰਤੀਗੁਣਗਾਵੈ॥ਨਾਮੁਸਲਾਹੇਸਚੇਭਾਵੈ॥ਗੁਰਮੁਖਿਸਦਾ
ਰਹੈਰੰਗਿਰਾਤੀਮਿਲਿਸਚੇਸੋਭਾਪਾਵਣਿਆ॥੬॥ਮਨਮੁਖੁਕਰਮਕਰੇਅਹੰਕਾਰੀ॥ਜੂਐ
ਜਨਮੁਸਭਬਾਜੀਹਾਰੀ॥ਅੰਤਰਿਲੋਭੁਮਹਾਗੁਬਾਰਾਫਿਰਿਫਿਰਿਆਵਣਜਾਵਣਿ
ਆ॥੭॥ਆਪੇਕਰਤਾਦੇਵਡਿਆਈ॥ਜਿਨਕਉਆਪਿਲਿਖਤੁਧੁਰਿਪਾਈ॥ਨਾਨਕਨਾਮੁ
ਮਿਲੈਭਉਭੰਜਨੁਗੁਰਸਬਦੀਸੁਖੁਪਾਵਣਿਆ॥੮॥੧॥੩੪॥
ਮਾਝਮਹਲਾ ੫ ਘਰੁ ੧ ॥ਅੰਤਰਿਅਲਖੁਨ
ਜਾਈਲਖਿਆ॥ਨਾਮੁਰਤਨੁਲੈਗੁਝਾਰਖਿਆ॥ਅਗਮੁਅਗੋਚਰੁਸਭਤੇਊਚਾਗੁਰਕੈ
ਸਬਦਿਲਖਾਵਣਿਆ॥੧॥ਹਉਵਾਰੀਜੀਉਵਾਰੀਕਲਿਮਹਿਨਾਮੁਸੁਣਾਵਣਿਆ
॥ਸੰਤਪਿਆਰੇਸਚੈਧਾਰੇਵਡਭਾਗੀਦਰਸਨੁਪਾਵਣਿਆ॥੧॥ਰਹਾਉ॥ਸਾਧਿਕਸਿਧਜਿ
ਸੈਕਉਫਿਰਦੇ॥ਬ੍ਰਹਮੇਇੰਦ੍ਰਧਿਆਇਨਿਹਿਰਦੇ॥ਕੋਟਿਤੇਤੀਸਾਖੋਜਹਿਤਾਕਉਗੁਰਮਿ
ਲਿਹਿਰਦੈਗਾਵਣਿਆ॥੨॥ਆਠਪਹਰਤੁਧੁਜਾਪੇਪਵਨਾ॥ਧਰਤੀਸੇਵਕਪਾਇਕਚ
ਰਨਾ॥ਖਾਣੀਬਾਣੀਸਰਬਨਿਵਾਸੀਸਭਨਾਕੈਮਨਿਭਾਵਣਿਆ॥੩॥ਸਾਚਾਸਾਹਿਬੁਗੁ
ਰਮੁਖਿਜਾਪੈ॥ਪੂਰੇਗੁਰਕੈਸਬਦਿਸਿਞਾਪੈ॥ਜਿਨਪੀਆਸੇਈਤ੍ਰਿਪਤਾਸੇਸਚੇਸਚਿਅਘਾ

ਵਣਿਆ॥੪॥ਤਿਸੁਘਰਿਸਹਜਾਸੋਈਸੁਹੇਲਾ॥ਅਨਦਬਿਨੋਦਕਰੇਸਦਕੇਲਾ॥ਸੋਧਨ
ਵੰਤਾਸੋਵਡਸਾਹਾਜੋਗੁਰਚਰਣੀਮਨੁਲਾਵਣਿਆ॥੫॥ਪਹਿਲੋਦੇਤੈਂਰਿਜਕੁਸਮਾਹਾ
ਪਿਛੋਦੇਤੈਂਜੰਤੁਉਪਾਹਾ॥ਤੁਧੁਜੇਵਡੁਦਾਤਾਅਵਰੁਨਸੁਆਮੀਲਵੈਨਕੋਈਲਾਵਣਿਆ॥
੬॥ਜਿਸੁਤੂੰਤੁਠਾਸੋਤੁਧੁਧਿਆਏ॥ਸਾਧਜਨਾਕਾਮੰਤ੍ਰੁਕਮਾਏ॥ਆਪਿਤਰੈਸਗਲੇਕੁਲਤਾ
ਰੇ॥ਤਿਸੁਦਰਗਹਠਾਕਨਪਾਵਣਿਆ॥੭॥ਤੂੰਵਡਾਤੂੰਊਚੋਊਚਾ॥ਤੂੰਬੇਅੰਤੁਅਤਿਮੂਚੋਮੂ
ਚਾ॥ਹਉਕੁਰਬਾਣੀਤੇਰੈਵੰਞਾ॥ਨਾਨਕਦਾਸਦਸਾਵਣਿਆ॥੮॥੧॥੩੫॥ਮਾਝਮਹਲਾ੫
॥ਕਉਣੁਸੁਮੁਕਤਾਕਉਣੁਸੁਜੁਗਤਾ॥ਕਉਣੁਸੁਗਿਆਨੀਕਉਣੁਸੁਬਕਤਾ॥ਕਉਣੁਸੁ
ਗਿਰਹੀਕਉਣੁਉਦਾਸੀਕਉਣੁਸੁਕੀਮਤਿਪਾਏਜੀਉ॥੧॥ਕਿਨਿਬਿਧਿਬਾਧਾਕਿਨਿਬਿ
ਧਿਛੂਟਾ॥ਕਿਨਿਬਿਧਿਆਵਣੁਜਾਵਣੁਤੂਟਾ॥ਕਉਣਕਰਮਕਉਣਨਿਹਕਰਮਾਕਉਣੁ
ਸੁਕਹੈਕਹਾਏਜੀਉ॥੨॥ਕਉਣੁਸੁਸੁਖੀਆਕਉਣੁਸੁਦੁਖੀਆ॥ਕਉਣੁਸੁਸਨਮੁਖੁਕਉ
ਣੁਵੇਮੁਖੀਆ॥ਕਿਨਿਬਿਧਿਮਿਲੀਐਕਿਨਿਬਿਧਿਬਿਛੁਰੈਇਹਬਿਧਿਕਉਣੁਪ੍ਰਗ
ਟਾਏਜੀਉ॥੩॥ਕਉਣੁਸੁਅਖਰੁਜਿਤੁਧਾਵਤੁਰਹਤਾ॥ਕਉਣੁਉਪਦੇਸੁਜਿਤੁਦੁਖੁਸੁ
ਖੁਸਮਸਹਤਾ॥ਕਉਣੁਸੁਚਾਲਜਿਤੁਪਾਰਬ੍ਰਹਮੁਧਿਆਏਕਿਨਿਬਿਧਿਕੀਰਤਨੁਗਾਏ
ਜੀਉ॥੪॥ਗੁਰਮੁਖਿਮੁਕਤਾਗੁਰਮੁਖਿਜੁਗਤਾ॥ਗੁਰਮੁਖਿਗਿਆਨੀਗੁਰਮੁਖਿਬਕਤਾ॥
ਧੰਨੁਗਿਰਹੀਉਦਾਸੀਗੁਰਮੁਖਿਗੁਰਮੁਖਿਕੀਮਤਿਪਾਏਜੀਉ॥੫॥ਹਉਮੈਬਾਧਾਗੁਰਮੁਖਿ
ਛੂਟਾ॥ਗੁਰਮੁਖਿਆਵਣੁਜਾਵਣੁਤੂਟਾ॥ਗੁਰਮੁਖਿਕਰਮਗੁਰਮੁਖਿਨਿਹਕਰਮਾਗੁਰਮੁਖਿ
ਕਰੇਸੁਸੁਭਾਏਜੀਉ॥੬॥ਗੁਰਮੁਖਿਸੁਖੀਆਮਨਮੁਖਿਦੁਖੀਆ॥ਗੁਰਮੁਖਿਸਨਮੁਖੁਮਨਮੁ
ਖਿਵੇਮੁਖੀਆ॥ਗੁਰਮੁਖਿਮਿਲੀਐਮਨਮੁਖਿਵਿਛੁਰੈਗੁਰਮੁਖਿਬਿਧਿਪ੍ਰਗਟਾਏਜੀਉ॥੭
॥ਗੁਰਮੁਖਿਅਖਰੁਜਿਤੁਧਾਵਤੁਰਹਤਾ॥ਗੁਰਮੁਖਿਉਪਦੇਸੁਦੁਖੁਸੁਖੁਸਮਸਹਤਾ॥ਗੁਰਮੁ
ਖਿਚਾਲਜਿਤੁਪਾਰਬ੍ਰਹਮੁਧਿਆਏਗੁਰਮੁਖਿਕੀਰਤਨੁਗਾਏਜੀਉ॥੮॥ਸਗਲੀਬਣ
ਤਬਣਾਈਆਪੇ॥ਆਪੇਕਰੇਕਰਾਏਥਾਪੇ॥ਇਕਸੁਤੇਹੋਇਓਅਨੰਤਾਨਾਨਕਏਕਸੁਮਾ
ਹਿਸਮਾਏਜੀਉ॥੯॥੨॥੩੬॥ਮਾਝਮਹਲਾ੫ ॥ਪ੍ਰਭੁਅਬਿਨਾਸੀਤਾਕਿ
ਆਕਾੜਾ॥ਹਰਿਭਗਵੰਤਾਤਾਜਨੁਖਰਾਸੁਖਾਲਾ॥ਜੀਅਪ੍ਰਾਨਮਾਨਸੁਖਦਾਤਾਤੂੰਕਰਹਿਸੋ

ਈਸੁਖੁਪਾਵਣਿਆ॥੧॥ਹਉਵਾਰੀਜੀਉਵਾਰੀਗੁਰਮੁਖਿਮਨਿਤਨਿਭਾਵਣਿਆ॥ਤੂੰਮੇ ੬੬
ਰਾਪਰਬਤੁਤੂੰਮੇਰਾਓਲ੍ਹਾਤੁਮਸੰਗਿਲਵੈਨਲਾਵਣਿਆ॥੧॥ਰਹਾਉ॥ਤੇਰਾਕੀਤਾਜਿਸੁ
ਲਾਗੈਮੀਠਾ॥ਘਟਿਘਟਿਪਾਰਬ੍ਰਹਮੁਤਿਨਿਜਨਿਡੀਠਾ॥ਥਾਨਿਥਨੰਤਰਿਤੂੰਹੈਤੂੰਹੈਇਕੋ
ਇਕੁਵਰਤਾਵਣਿਆ॥੨॥ਸਗਲਮਨੋਰਥਤੂੰਦੇਵਣਹਾਰਾ॥ਭਗਤੀਭਾਇਭਰੇਭੰਡਾਰ
॥ਦਇਆਧਾਰਿਰਾਖੇਤੁਧੁਸੇਈਪੂਰੈਕਰਮਿਸਮਾਵਣਿਆ॥੩॥ਅੰਧਕੂਪਤੇਕੰਢੈਚਾੜੇ॥
ਕਰਿਕਿਰਪਾਦਾਸਨਦਰਿਨਿਹਾਲੇ॥ਗੁਣਗਾਵਹਿਪੂਰਨਅਬਿਨਾਸੀਕਹਿਸੁਣਿਤੋਟਿਨਆ
ਵਣਿਆ॥੪॥ਐਥੈਓਥੈਤੂੰਹੈਰਖਵਾਲਾ॥ਮਾਤਗਰਭਮਹਿਤੁਮਹੀਪਾਲਾ॥ਮਾਇਆ
ਅਗਨਿਨਪੋਹੈਤਿਨਕਉਰੰਗਿਰਤੇਗੁਣਗਾਵਣਿਆ॥੫॥ਕਿਆਗੁਣਤੇਰੇਆਖਿਸਮਾ
ਲੀ॥ਮਨਤਨਅੰਤਰਿਤੁਧੁਨਦਰਿਨਿਹਾਲੀ॥ਤੂੰਮੇਰਾਮੀਤੁਸਾਜਨੁਮੇਰਾਸੁਆਮੀਤੁਧੁਬਿਨੁ
ਅਵਰੁਨਜਾਨਣਿਆ॥੬॥ਜਿਸਕਉਤੂੰਪ੍ਰਭਭਇਆਸਹਾਈ॥ਤਿਸੁਤਤੀਵਾਉਨਲ
ਗੈਕਾਈ॥ਤੂੰਸਾਹਿਬੁਸਰਣਿਸੁਖਦਾਤਾਸਤਸੰਗਤਿਜਪਿਪ੍ਰਗਟਾਵਣਿਆ॥੭॥ਤੂੰਊਚ
ਅਥਾਹੁਅਪਾਰੁਅਮੋਲਾ॥ਤੂੰਸਾਚਾਸਾਹਿਬੁਦਾਸੁਤੇਰਾਗੋਲਾ॥ਤੂੰਮੀਰਾਸਾਚੀਠਕੁਰਾਈ
ਨਾਨਕਬਲਿਬਲਿਜਾਵਣਿਆ॥੮॥੩॥੩੭॥ਮਾਝਮਹਲਾ੫ ਘਰੁ੨
॥ਨਿਤਨਿਤਦਯੁਸਮਾਲੀਐ॥ਮੂਲਿਨਮਨਹੁਵਿਸਾਰੀਐ॥੧॥ਰਹਾਉ॥ਸੰਤਾਸੰਗਤਿ
ਪਾਈਐ॥ਜਿਤੁਜਮਕੈਪੰਥਿਨਜਾਈਐ॥ਤੋਸਾਹਰਿਕਾਨਾਮੁਲੈਤੇਰੇਕੁਲਹਿਨਲਾਗੈਗਾ
ਲਿਜੀਉ॥੧॥ਜੋਸਿਮਰੰਦੇਸਾਂਈਐ॥ਨਰਕਿਨਸੇਈਪਾਈਐ॥ਤਤੀਵਾਉਨਲਗਈ
॥ਜਿਨਮਨਿਵੁਠਾਆਇਜੀਉ॥੨॥ਸੇਈਸੁੰਦਰਸੋਹਣੇ॥ਸਾਧਸੰਗਿਜਿਨਬੈਹਣੇ॥ਹਰਿ
ਧਨੁਜਿਨੀਸੰਜਿਆਸੇਈਗੰਭੀਰਅਪਾਰਜੀਉ॥੩॥ਹਰਿਅਮਿਉਰਸਾਇਣੁਪੀਵੀਐ॥
ਮੁਹਿਡਿਠੈਜਨਕੈਜੀਵੀਐ॥ਕਾਰਜਸਭਿਸਵਾਰਿਲੈਨਿਤਪੂਜਹੁਗੁਰਕੇਪਾਵਜੀਉ॥੪॥
ਜੋਹਰਿਕੀਤਾਆਪਣਾ॥ਤਿਨਹਿਗੁਸਾਈਜਾਪਣਾ॥ਸੋਸੂਰਾਪਰਧਾਨੁਸੋਮਸਤਕਿਜਿਸਦੈ
ਭਾਗੁਜੀਉ॥੫॥ਮਨਮੰਧੇਪ੍ਰਭੁਅਵਗਾਹੀਆ॥ਏਹਿਰਸਭੋਗਣਪਾਤਿਸਾਹੀਆ॥ਮੰਦ
ਮੂਲਿਨਉਪਜਿਓਤਰੇਸਚੀਕਾਰੈਲਾਗਿਜੀਉ॥੬॥ਕਰਤਾਮੰਨਿਵਸਾਇਆ॥ਜਨਮੈਕ
ਫਲੁਪਾਇਆ॥ਮਨਿਭਾਵੰਦਾਕੰਤੁਹਰਿਤੇਰਾਥਿਰੁਹੋਆਸੋਹਾਗੁਜੀਉ॥੭॥ਅਟਲਪਦਾ

ਰਥੁਪਾਇਆ॥ਭੈਭੰਜਨਕੀਸਰਣਾਇਆ॥ਲਾਇਅੰਚਲਿਨਾਨਕਤਾਰਿਅਨੁਜਿਤਾਜਨ
ਮੁਅਪਾਰਜੀਉ॥੮॥੪॥੩੮॥

੧ੴਸਤਿਗੁਰਪ੍ਰਸਾਦਿ॥ ਮਾਝਮਹਲਾ੫ ਘਰੁ੩

ਹਰਿਜਪਿਜਪੇਮਨੁਧੀਰੇ॥੧॥ਰਹਾਉ॥ਸਿਮਰਿਸਿਮਰਿਗੁਰਦੇਉਮਿਟਿਗਏਭੈਦੂਰੇ॥੧॥
ਸਰਨਿਆਵੈਪਾਰਬ੍ਰਹਮਕੀਤਾਫਿਰਿਕਾਹੇਝੂਰੇ॥੨॥ਚਰਨਸੇਵਸੰਤਸਾਧਕੇਸਗਲਮਨੋ
ਰਥਪੂਰੇ॥੩॥ਘਟਿਘਟਿਏਕੁਵਰਤਦਾਜਲਿਥਲਿਮਹੀਅਲਿਪੂਰੇ॥੪॥ਪਾਪਬਿਨ
ਸਨੁਸੇਵਿਆਪਵਿਤ੍ਰਸੰਤਨਕੀਧੂਰੇ॥੫॥ਸਭਛਡਾਈਖਸਮਿਆਪਿਹਰਿਜਪਿਭ
ਈਠਰੂਰੇ॥੬॥ਕਰਤੈਕੀਆਤਪਾਵਸੋਦੁਸਟਮੁਏਹੋਇਮੂਰੇ॥੭॥ਨਾਨਕਰਤਾਸਚਿਨਾ
ਇਹਰਿਵੇਖੈਸਦਾਹਜੂਰੇ॥੮॥੫॥੩੯॥੧॥੩੨॥੧॥੫॥੩੯॥

ਬਾਰਹਮਾਹਾਮਾਂਝਮਹਲਾ੫ ਘਰੁ੪

੧ੴਸਤਿਗੁਰਪ੍ਰਸਾਦਿ॥

ਕਿਰਤਿਕਰਮਕੇਵੀਛੁੜੇਕਰਿਕਿਰਪਾਮੇਲਹੁਰਾਮ॥ਚਾਰਿਕੁੰਟਦਹਦਿਸਭ੍ਰਮੇਥਕਿ
ਆਏਪ੍ਰਭਕੀਸਾਮ॥ਧੇਨੁਦੁਧੈਤੇਬਾਹਰੀਕਿਤੈਨਆਵੈਕਾਮ॥ਜਲਬਿਨੁਸਾਖਕੁਮਲ
ਾਵਤੀਉਪਜਹਿਨਾਹੀਦਾਮ॥ਹਰਿਨਾਹਨਮਿਲੀਐਸਾਜਨੈਕਤਪਾਈਐਬਿਸਰਾਮ॥ਜਿ
ਤੁਘਰਿਹਰਿਕੰਤੁਨਪ੍ਰਗਟਈਭਠਿਨਗਰਸੇਗ੍ਰਾਮ॥ਸ੍ਰਬਸੀਗਾਰਤੰਬੋਲਰਸਸਣੁਦੇ
ਹੀਸਭਖਾਮ॥ਪ੍ਰਭਸੁਆਮੀਕੰਤਵਿਹੂਣੀਆਮੀਤਸਜਣਸਭਿਜਾਮ॥ਨਾਨਕਕੀਬੇਨੰ
ਤੀਆਕਰਿਕਿਰਪਾਦੀਜੈਨਾਮੁ॥ਹਰਿਮੇਲਹੁਸੁਆਮੀਸੰਗਿਪ੍ਰਭਜਿਸਕਾਨਿਹਚਲਧ
ਾਮ॥੧॥ਚੇਤਿਗੋਵਿੰਦੁਅਰਾਧੀਐਹੋਵੈਅਨੰਦੁਘਣਾ॥ਸੰਤਜਨਾਮਿਲਿਪਾਈਐਰ
ਸਨਨਾਮੁਭਣਾ॥ਜਿਨਿਪਾਇਆਪ੍ਰਭੁਆਪਣਾਆਏਤਿਸਹਿਗਣਾ॥ਇਕੁਖਿਨੁਤਿ
ਸੁਬਿਨੁਜੀਵਣਾਬਿਰਥਾਜਨਮੁਜਣਾ॥ਜਲਿਥਲਿਮਹੀਅਲਿਪੂਰਿਆਰਵਿਆਵਿ
ਚਿਵਣਾ॥ਸੋਪ੍ਰਭੁਚਿਤਿਨਆਵਈਕਿਤੜਾਦੁਖੁਗਣਾ॥ਜਿਨੀਰਾਵਿਆਸੋਪ੍ਰਭੂਤਿੰ
ਨਾਭਾਗੁਮਣਾ॥ਹਰਿਦਰਸਨਕੰਉਮਨੁਲੋਚਦਾਨਾਨਕਪਿਆਸਮਨਾ॥ਚੇਤਿਮਿਲਾਏ
ਸੋਪ੍ਰਭੂਤਿਸਕੈਪਾਇਲਗਾ॥੨॥ਵੈਸਾਖਿਧੀਰਨਿਕਿਉਵਾਢੀਆਜਿਨਾਪ੍ਰੇਮਬਿਛੋ

ਹੁ॥ਹਰਿਸਾਜਨੁਪੁਰਖੁਵਿਸਾਰਿਕੈਲਗੀਮਾਇਆਧੋਹੁ॥ਪੁਤ੍ਰਕਲਤ੍ਰਨਸੰਗਿਧਨਾਹਰਿ
ਅਵਿਨਾਸੀਓਹੁ॥ਪਲਚਿਪਲਚਿਸਗਲੀਮੁਈਝੂਠੈਧੰਧੈਮੋਹੁ॥ਇਕਸੁਹਰਿਕੇਨਾ
ਮਬਿਨੁਅਗੈਲਈਅਹਿਖੋਹਿ॥ਦਯੁਵਿਸਾਰਿਵਿਗੁਚਣਾਪ੍ਰਭਬਿਨੁਅਵਰੁਨਕੋਇ॥ਪ੍ਰੀਤਮਚ
ਰਣੀਜੋਲਗੇਤਿਨਕੀਨਿਰਮਲਸੋਇ॥ਨਾਨਕਕੀਪ੍ਰਭਬੇਨਤੀਪ੍ਰਭਮਿਲਹੁਪਰਾਪਤਿਹੋਇ॥ਵੈ
ਸਾਖੁਸੁਹਾਵਾਤਾਂਲਗੈਜਾਸੰਤੁਭੇਟੈਹਰਿਸੋਇ॥੩॥ਹਰਿਜੇਠਿਜੁੜੰਦਾਲੋੜੀਐਜਿਸੁਅਗੈਸ
ਭਿਨਿਵੰਨਿ॥ਹਰਿਸਜਣਦਾਵਣਿਲਗਿਆਕਿਸੈਨਦੇਈਬੰਨਿ॥ਮਾਣਕਮੋਤੀਨਾਮੁਪ੍ਰਭਉ
ਨਲਗੈਨਾਹੀਸੰਨਿ॥ਰੰਗਸਭੇਨਾਰਾਇਣੈਜੇਤੇਮਨਿਭਾਵੰਨਿ॥ਜੋਹਰਿਲੋੜੇਸੋਕਰੇਸੋਈਜੀਅ
ਕਰੰਨਿ॥ਜੋਪ੍ਰਭਿਕੀਤੇਆਪਣੇਸੇਈਕਹੀਅਹਿਧੰਨਿ॥ਆਪਣਲੀਆਜੇਮਿਲੈਵਿਛੁੜਿ
ਕਿਉਰੋਵੰਨਿ॥ਸਾਧੂਸੰਗੁਪਰਾਪਤੇਨਾਨਕਰੰਗਮਾਣੰਨਿ॥ਹਰਿਜੇਠੁਰੰਗੀਲਾਤਿਸੁਧਣੀਜਿਸਕੈ
ਭਾਗੁਮਥੰਨਿ॥੪॥ਆਸਾੜੁਤਪੰਦਾਤਿਸੁਲਗੈਹਰਿਨਾਹੁਨਜਿੰਨਾਪਾਸਿ॥ਜਗਜੀਵਨਪੁਰ
ਖੁਤਿਆਗਿਕੈਮਾਣਸਸੰਦੀਆਸ॥ਦੁਯੈਭਾਇਵਿਗੁਚੀਐਗਲਿਪਈਸੁਜਮਕੀਫਾਸ॥
ਜੇਹਾਬੀਜੈਸੋਲੁਣੈਮਥੈਜੋਲਿਖਿਆਸੁ॥ਰੈਣਿਵਿਹਾਣੀਪਛੁਤਾਣੀਉਠਿਚਲੀਗਈ
ਨਿਰਾਸ॥ਜਿਨਕੌਸਾਧੂਭੇਟੀਐਸੋਦਰਗਹਹੋਇਖਲਾਸੁ॥ਕਰਿਕਿਰਪਾਪ੍ਰਭਆਪਣੀਤੇ
ਰੇਦਰਸਨਹੋਇਪਿਆਸ॥ਪ੍ਰਭਤੁਧੁਬਿਨੁਦੂਜਾਕੋਨਹੀਨਾਨਕਕੀਅਰਦਾਸਿ॥ਆਸਾੜੁਸੁ
ਹੰਦਾਤਿਸੁਲਗੈਜਿਸੁਮਨਿਹਰਿਚਰਣਨਿਵਾਸ॥੫॥ਸਾਵਣਿਸਰਸੀਕਾਮਣੀਚਰਨਕਮ
ਲਸਿਉਪਿਆਰੁ॥ਮਨੁਤਨੁਰਤਾਸਚਰੰਗਿਇਕੋਨਾਮੁਅਧਾਰੁ॥ਬਿਖਿਆਰੰਗਕੂੜਾਵਿਆ
ਦਿਸਨਿਸਭੇਛਾਰੁ॥ਹਰਿਅੰਮ੍ਰਿਤਬੂੰਦਸੁਹਾਵਣੀਮਿਲਿਸਾਧੂਪੀਵਣਹਾਰੁ॥ਵਣੁਤਿ
ਣੁਪ੍ਰਭਸੰਗਿਮਉਲਿਆਸੰਮ੍ਰਥਪੁਰਖਅਪਾਰੁ॥ਹਰਿਮਿਲਣੈਨੋਮਨੁਲੋਚਦਾਕਰਮਿਮਿ
ਲਾਵਣਹਾਰੁ॥ਜਿਨੀਸਖੀਏਪ੍ਰਭੁਪਾਇਆਹੰਉਤਿਨਕੈਸਦਬਲਿਹਾਰ॥ਨਾਨਕਹਰਿਜੀ
ਮਇਆਕਰਿਸਬਦਿਸਵਾਰਣਹਾਰੁ॥ਸਾਵਣੁਤਿਨਾਸੁਹਾਗਣੀਜਿਨਰਾਮਨਾਮੁਉਰਿਹਾਰੁ
॥੬॥ਭਾਦੁਇਭਰਮਿਭੁਲਾਣੀਆਦੂਜੈਲਗਾਹੇਤੁ॥ਲਖਸੀਗਾਰਬਣਾਇਆਕਾਰਜਿ
ਨਾਹੀਕੇਤੁ॥ਜਿਤੁਦਿਨਿਦੇਹਬਿਨਸਸੀਤਿਤੁਵੇਲੈਕਹਸਨਿਪ੍ਰੇਤੁ॥ਪਕੜਿਚਲਾਇਨਿਦੂਤ
ਜਮਕਿਸੈਨਦੇਨੀਭੇਤੁ॥ਛਡਿਖੜੋਤੇਖਿਨੈਮਾਹਿਜਿਨਸਿਉਲਗਾਹੇਤੁ॥ਹਥਮਰੋੜੈਤਨੁਕ

ਪੇਸਿਆਹਹੁਹੋਆਸੇਤੁ॥ਜੇਹਾਬੀਜੈਸੋਲੁਣੈਕਰਮਾਸੰਦੜਾਖੇਤੁ॥ਨਾਨਕਪ੍ਰਭਸਰਣਾਗਤੀ
ਚਰਣਬੋਹਿਥਪ੍ਰਭਦੇਤੁ॥ਸੇਭਾਦੁਇਨਰਕਿਨਪਾਈਅਹਿਗੁਰੁਰਖਣਵਾਲਾਹੇਤੁ॥੭॥ਅ
ਸੁਨਿਪ੍ਰੇਮਉਮਾਹੜਾਕਿਉਮਿਲੀਐਹਰਿਜਾਇ॥ਮਨਿਤਨਿਪਿਆਸਦਰਸਨਘਣੀਕੋਈ
ਆਣਿਮਿਲਾਵੈਮਾਇ॥ਸੰਤਸਹਾਈਪ੍ਰੇਮਕੇਹਉਤਿਨਕੈਲਾਗਾਪਾਇ॥ਵਿਣੁਪ੍ਰਭਕਿਉ
ਸੁਖੁਪਾਈਐਦੂਜੀਨਾਹੀਜਾਇ॥ਜਿੰਨੀਚਾਖਿਆਪ੍ਰੇਮਰਸੁਸੇਤ੍ਰਿਪਤਿਰਹੇਆਘਾਇ॥ਆ
ਪੁਤਿਆਗਿਬਿਨਤੀਕਰਹਿਲੇਹੁਪ੍ਰਭੂਲੜਿਲਾਇ॥ਜੋਹਰਿਕੰਤਿਮਿਲਾਈਆਸਿਵਿ
ਛੁੜਿਕਤਹਿਨਜਾਇ॥ਪ੍ਰਭਵਿਣੁਦੂਜਾਕੋਨਹੀਨਾਨਕਹਰਿਸਰਣਾਇ॥ਅਸੂਸੁਖੀਵਸੀ
ਦੀਆਜਿਨਾਮਇਆਹਰਿਰਾਇ॥੮॥ਕਤਿਕਿਕਰਮਕਮਾਵਣੇਦੋਸੁਨਕਾਹੂਜੋਗੁ॥ਪਰਮੇ
ਸਰਤੇਭੁਲਿਆਂਵਿਆਪਨਿਸਭੇਰੋਗ॥ਵੇਮੁਖਹੋਏਰਾਮਤੇਲਗਨਿਜਨਮਵਿਜੋਗ॥
ਖਿਨਮਹਿਕਉੜੇਹੋਇਗਏਜਿਤੜੇਮਾਇਆਭੋਗ॥ਵਿਚੁਨਕੋਈਕਰਿਸਕੈਕਿਸਥੈਰੋਵ
ਹਿਰੋਜ॥ਕੀਤਾਕਿਛੂਨਹੋਵਈਲਿਖਿਆਧੁਰਿਸੰਜੋਗ॥ਵਡਭਾਗੀਮੇਰਾਪ੍ਰਭੁਮਿਲੈਤਾਂ
ਉਤਰਹਿਸਭਿਬਿਓਗ॥ਨਾਨਕਕਉਪ੍ਰਭਰਾਖਿਲੇਹਿਮੇਰੇਸਾਹਿਬਬੰਦੀਮੋਚ॥ਕਤਿਕਹੋ
ਵੈਸਾਧਸੰਗੁਬਿਨਸਹਿਸਭੇਸੋਚ॥੯॥ਮੰਘਿਰਿਮਾਹਿਸੋਹੰਦੀਆਹਰਿਪਿਰਸੰਗਿਬੈਠੜੀ
ਆਹ॥ਤਿਨਕੀਸੋਭਾਕਿਆਗਣੀਜਿਸਾਹਿਬਿਮੇਲੜੀਆਹ॥ਤਨੁਮਨੁਮਉਲਿਆਰ
ਾਮਸਿਉਸੰਗਿਸਾਧਸਹੇਲੜੀਆਹ॥ਸਾਧਜਨਾਤੇਬਾਹਰੀਸੇਰਹਨਿਇਕੇਲੜੀਆਹ॥
ਤਿਨਦੁਖੁਨਕਬਹੂਉਤਰੈਸੇਜਮਕੈਵਸਿਪੜੀਆਹ॥ਜਿਨੀਰਾਵਿਆਪ੍ਰਭੁਆਪਣਾਸੇ
ਦਿਸਨਿਨਿਤਖੜੀਆਹ॥ਰਤਨਜਵੇਹਰਲਾਲਹਰਿਕੰਠਿਤਿਨਾਜੜੀਆਹ॥ਨਾਨਕਬਾਂ
ਛੈਧੂੜਿਤਿਨਪ੍ਰਭਸਰਣੀਦਰਿਪੜੀਆਹ॥ਮੰਘਿਰਿਪ੍ਰਭੁਆਰਾਧਣਾਬਹੁੜਿਨਜਨਮ
ੜੀਆਹ॥੧੦॥ਪੋਖਿਤੁਖਾਰੁਨਵਿਆਪਈਕੰਠਿਮਿਲਿਆਹਰਿਨਾਹੁ॥ਮਨੁਬੇਧਿਆਚ
ਰਨਾਰਬਿੰਦਦਰਸਨਿਲਗੜਾਸਾਹੁ॥ਓਟਗੋਵਿੰਦਗੋਪਾਲਰਾਇਸੇਵਾਸੁਆਮੀਲਾਹੁ
॥ਬਿਖਿਆਪੋਹਿਨਸਕਈਮਿਲਿਸਾਧੂਗੁਣਗਾਹੁ॥ਜਹਤੇਉਪਜੀਤਹਮਿਲੀਸਚੀਪ੍ਰੀ
ਤਿਸਮਾਹੁ॥ਕਰੁਗਹਿਲੀਨੀਪਾਰਬ੍ਰਹਮਿਬਹੁੜਿਨਵਿਛੁੜੀਆਹੁ॥ਬਾਰਿਜਾਉਲਖ
ਬੇਰੀਆਹਰਿਸਜਣੁਅਗਮਅਗਾਹੁ॥ਸਰਮਪਈਨਾਰਾਇਣੈਨਾਨਕਦਰਿਪਈਆਹੁ॥

ਪੋਖੁਸੋਹੰਦਾਸਰਬਸੁਖਜਿਸੁਬਖਸੇਵੇਪਰਵਾਹੁ॥੧੧॥ਮਾਘਿਮਜਨੁਸੰਗਿਸਾਧੂਆਧੂੜੀਕਰਿ
ਇਸਨਾਨੁ॥ਹਰਿਕਾਨਾਮੁਧਿਆਇਸੁਣਿਸਭਨਾਨੋਕਰਿਦਾਨੁ॥ਜਨਮਕਰਮਮਲੁਉਤਰੈਮਨਤੇ
ਜਾਇਗੁਮਾਨੁ॥ਕਾਮਿਕਰੋਧਿਨਮੋਹੀਐਬਿਨਸੈਲੋਭੁਸੁਆਨੁ॥ਸਚੈਮਾਰਗਿਚਲਦਿਆਉ
ਸਤਤਿਕਰੇਜਹਾਨੁ॥ਅਠਸਠਿਤੀਰਥਸਗਲਪੁੰਨਜੀਅਦਇਆਪਰਵਾਨੁ॥ਜਿਸਨੋਦੇ
ਵੈਦਇਆਕਰਿਸੋਈਪੁਰਖੁਸੁਜਾਨੁ॥ਜਿਨਾਮਿਲਿਆਪ੍ਰਭੁਆਪਣਾਨਾਨਕਤਿਨਕੁਰਬਾ
ਨੁ॥ਮਾਘਿਸੁਚੇਸੇਕਾਂਢੀਅਹਿਜਿਨਪੂਰਾਗੁਰੁਮਿਹਰਵਾਨੁ॥੧੨॥ਫਲਗੁਣਿਅਨੰਦ
ਉਪਾਰਜਨਾਹਰਿਸਜਣਪ੍ਰਗਟੇਆਇ॥ਸੰਤਸਹਾਈਰਾਮਕੇਕਰਿਕਿਰਪਾਦੀਆਮਿਲਾ
ਇ॥ਸੇਜਸੁਹਾਵੀਸਰਬਸੁਖਹੁਣਿਦੁਖਾਨਾਹੀਜਾਇ॥ਇਛਪੁਨੀਵਡਭਾਗਣੀਵਰੁ
ਪਾਇਆਹਰਿਰਾਇ॥ਮਿਲਿਸਹੀਆਮੰਗਲੁਗਾਵਹੀਗੀਤਗੋਵਿੰਦਅਲਾਇ॥ਹਰਿ
ਜੇਹਾਅਵਰੁਨਦਿਸਈਕੋਈਦੂਜਾਲਵੈਨਲਾਇ॥ਹਲਤੁਪਲਤੁਸਵਾਰਿਓਨੁਨਿਹਚ
ਲਦਿਤੀਅਨੁਜਾਇ॥ਸੰਸਾਰਸਾਗਰਤੇਰਖਿਅਨੁਬਹੁੜਿਨਜਨਮੈਧਾਇ॥ਜਿਹਵਾਏ
ਕਅਨੇਕਗੁਣਤਰੇਨਾਨਕਚਰਣੀਪਾਇ॥ਫਲਗੁਣਿਨਿਤਸਲਾਹੀਐਜਿਸਨੋਤਿਲੁਨ
ਤਮਾਇ॥੧੩॥ਜਿਨਿਜਿਨਿਨਾਮੁਧਿਆਇਆਤਿਨਕੇਕਾਜਸਰੇ॥ਹਰਿਗੁਰੁਪੂਰਾਆਰ
ਾਧਿਆਦਰਗਹਸਚਿਖਰੇ॥ਸਰਬਸੁਖਾਨਿਧਿਚਰਣਹਰਿਭਉਜਲੁਬਿਖਮੁਤਰੇ॥ਪ੍ਰੇਮ
ਭਗਤਿਤਿਨਪਾਈਆਬਿਖਿਆਨਾਹਿਜਰੇ॥ਕੂੜਗਏਦੁਬਿਧਾਨਸੀਪੂਰਨਸਚਿਭਰੇ॥
ਪਾਰਬ੍ਰਹਮੁਪ੍ਰਭੁਸੇਵਦੇਮਨਅੰਦਰਿਏਕੁਧਰੇ॥ਮਾਹਦਿਵਸਮੂਰਤਭਲੇਜਿਸਕਉਨਦ
ਰਿਕਰੇ॥ਨਾਨਕੁਮੰਗੈਦਰਸਦਾਨੁਕਿਰਪਾਕਰਹੁਹਰੇ॥੧੪॥੧॥

ਮਾਝੁਮਹਲਾ ੫ ॥ਦਿਨਰੈਣਿ॥

੧ੴਸਤਿਗੁਰਪ੍ਰਸਾਦਿ॥

ਸੇਵੀਸਤਿਗੁਰੁਆਪਣਾਹਰਿਸਿਮਰੀਦਿਨਸਭਿਰੈਣ॥ਆਪੁਤਿਆਗਿਸਰਣੀਪਵਾਂ
ਮੁਖਿਬੋਲੀਮਿਠੜੇਵੈਣ॥ਜਨਮਜਨਮਕਾਵਿਛੁੜਿਆਹਰਿਮੇਲਹੁਸਜਣੁਸੈਣ॥
ਜੋਜੀਅਹਰਿਤੇਵਿਛੁੜੇਸੇਸੁਖਿਨਵਸਨਿਭੈਣ॥ਹਰਿਪਿਰਬਿਨੁਚੈਨੁਨਪਾਈਐਖੋਜਿ
ਡਿਠੇਸਭਿਗੈਣ॥ਆਪਕਮਾਣੈਵਿਛੁੜੀਦੋਸੁਨਕਾਹੂਦੇਣ॥ਕਰਿਕਿਰਪਾਪ੍ਰਭਰਾਖਿ

ਲੇਹੁਹੋਰੁਨਾਹੀਕਰਣਕਰੇਣਾ॥ਹਰਿਤੁਧੁਵਿਣੁਖਾਕੂਰੂਲਣਾਕਹੀਐਕਿਥੈਵੈਣਾ॥ਨਾ
ਨਕਕੀਬੇਨੰਤੀਆਹਰਿਸੁਰਜਨੁਦੇਖਾਨੈਣਾ॥੧॥ਜੀਅਕੀਬਿਰਥਾਸੋਸੁਣੇਹਰਿਸੰਮ੍ਰਿਥਪੁ
ਰਖੁਅਪਾਰੁ॥ਮਰਣਿਜੀਵਣਿਆਰਾਧਣਾਸਭਨਾਕਾਆਧਾਰੁ॥ਸਸੁਰੈਪੇਈਐਤਿਸੁ
ਕੰਤਕੀਵਡਾਜਿਸੁਪਰਵਾਰੁ॥ਊਚਾਅਗਮਅਗਾਧਿਬੋਧਾਕਿਛੁਅੰਤੁਨਪਾਰਾਵਾਰੁ॥
ਸੇਵਾਸਾਤਿਸੁਭਾਵਸੀਸੰਤਾਕੀਹੋਇਛਾਰੁ॥ਦੀਨਾਨਾਥਦੈਆਲਦੇਵਪਤਿਤਉਧਾਰ
ਣਹਾਰੁ॥ਆਦਿਜੁਗਾਦੀਰਖਦਾਸਚੁਨਾਮੁਕਰਤਾਰੁ॥ਕੀਮਤਿਕੋਇਨਜਾਣਈਕੋਨਾ
ਹੀਤੋਲਣਹਾਰੁ॥ਮਨਤਨਅੰਤਰਿਵਸਿਰਹੇਨਾਨਕਨਹੀਸੁਮਾਰੁ॥ਦਿਨੁਰੈਣਿਜਿਪ੍ਰਭ
ਕਉਸੇਵਦੇਤਿਨਕੈਸਦਬਲਿਹਾਰ॥੨॥ਸੰਤਅਰਾਧਨਿਸਦਸਦਾਸਭਨਾਕਾਬਖਸਿੰ
ਦੁ॥ਜੀਉਪਿੰਡੁਜਿਨਿਸਾਜਿਆਕਰਿਕਿਰਪਾਦਿਤੀਨੁਜਿੰਦੁ॥ਗੁਰਸਬਦੀਆਰਾਧੀ
ਐਜਪੀਐਨਿਰਮਲਮੰਤੁ॥ਕੀਮਤਿਕਹਣੁਨਜਾਈਐਪਰਮੇਸੁਰੁਬੇਅੰਤੁ॥ਜਿਸੁ
ਮਨਿਵਸੈਨਰਾਇਣੋਸੋਕਹੀਐਭਗਵੰਤੁ॥ਜੀਅਕੀਲੋਚਾਪੂਰੀਐਮਿਲੈਸੁਆਮੀਕੰਤੁ
॥ਨਾਨਕੁਜੀਵੈਜਾਪਿਹਰੀਦੋਖਸਭੇਹੀਹੰਤੁ॥ਦਿਨੁਰੈਣਿਜਿਸੁਨਵਿਸਰੈਸੋਹਰਿਆਹੋ
ਵੈਜੰਤੁ॥੩॥ਸਰਬਕਲਾਪ੍ਰਭਪੂਰਣੋਮੰਞੁਨਿਮਾਣੀਥਾਉ॥ਹਰਿਓਟਗਹੀਮਨਅੰਦ
ਰੇਜਾਪਿਜਾਪਿਜੀਵਾਂਨਾਉ॥ਕਰਿਕਿਰਪਾਪ੍ਰਭਆਪਣੀਜਨਧੂੜੀਸੰਗਿਸਮਾਉ॥ਜਿਉ
ਤੂਰਾਖਹਿਤਿਉਰਹਾਤੇਰਾਦਿਤਾਪੈਨਾਖਾਉ॥ਉਦਮੁਸੋਈਕਰਾਇਪ੍ਰਭਮਿਲਿਸਾਧੂਗੁ
ਣਗਾਉ॥ਦੂਜੀਜਾਇਨਸੁਝਈਕਿਥੈਕੂਕਣਜਾਉ॥ਅਗਿਆਨਬਿਨਾਸਨਤਮਹ
ਰਣਊਚੇਅਗਮਅਮਾਉ॥ਮਨੁਵਿਛੁੜਿਆਹਰਿਮੇਲੀਐਨਾਨਕਏਹੁਸੁਆਉ॥ਸ
ਰਬਕਲਿਆਣਾਤਿਤੁਦਿਨਿਹਰਿਪਰਸੀਗੁਰਕੇਪਾਉ॥੪॥੧॥

ਵਾਰਮਾਝਕੀਤਥਾਸਲੋਕਮਹਲਾ ੧

ਮਲਕਮੁਰੀਦਤਥਾਚੰਦ੍ਰਹੜਾਸੋਹੀਆਕੀਧੁਨੀਗਾਵਣੀ॥

੧ੴਸਤਿਨਾਮੁਕਰਤਾਪੁਰਖੁ

ਗੁਰਪ੍ਰਸਾਦਿ॥ ॥ਸਲੋਕੁਮਃ ੧ ॥ਗੁਰੁਦਾਤਾਗੁਰੁਹਿਵੈਘਰੁਗੁ
ਰੁਦੀਪਕੁਤਿਹਲੋਇ॥ਅਮਰਪਦਾਰਥੁਨਾਨਕਾਮਨਿਮਾਨਿਐਸੁਖੁਹੋਇ॥੧॥ਮਃ੧

ਪਹਿਲੈਪਿਆਰਿਲਗਾਥਣਦੁਧਿ॥ਦੂਜੈਮਾਇਬਾਪਕੀਸੁਧਿ॥ਤੀਜੈਭਯਾਭਾਭੀਬੇ
ਬ॥ਚਉਥੈਪਿਆਰਿਉਪੰਨੀਖੇਡ॥ਪੰਜਵੈਖਾਣਪੀਅਣਕੀਧਾਤੁ॥ਛਿਵੈਕਾਮੁਨ
ਪੁਛੈਜਾਤਿ॥ਸਤਵੈਸੰਜਿਕੀਆਘਰਵਾਸੁ॥ਅਠਵੈਕ੍ਰੋਧੁਹੋਆਤਨਨਾਸੁ॥ਨਾਵੈਧ
ਉਲੇਉਭੇਸਾਹ॥ਦਸਵੈਦਧਾਹੋਆਸੁਆਹ॥ਗਏਸਿਗੀਤਪੁਕਾਰੀਧਾਹ॥ਉਡਿਆ
ਹੰਸੁਦਸਾਏਰਾਹ॥ਆਇਆਗਇਆਮੁਇਆਨਾਉ॥ਪਿਛੈਪਤਲਿਸਦਿਹੁਕਾਵ॥
ਨਾਨਕਮਨਮੁਖਿਅੰਧੁਪਿਆਰੁ॥ਬਾਝੁਗੁਰੂਡੁਬਾਸੰਸਾਰੁ॥੨॥ਮਃ ੧ ॥ਦਸਬਾਲ
ਤਣਿਬੀਸਰਵਣਿਤੀਸਾਕਾਸੁੰਦਰੁਕਹਾਵੈ॥ਚਾਲੀਸੀਪੁਰੁਹੋਇਪਚਾਸੀਪਗੁਖਿਸੈ
ਸਠੀਕੇਬੋਢੇਪਾਆਵੈ॥ਸਤਰਿਕਾਮਤਿਹੀਣੁਅਸੀਹਾਂਕਾਵਿਉਹਾਰੁਨਪਾਵੈ॥ਨਵੈ
ਕਾਸਿਹਜਾਸਣੀਮੂਲਿਨਜਾਣੈਅਪਬਲੁ॥ਢੰਢੋਲਿਮੁਢੂਢਿਮੁਡਿਠੁਮੈਨਾਨਕਜਗੁ
ਧੂਏਕਾਧਵਲਹਰੁ॥੩॥ਪਉੜੀ॥ ॥ਤੂੰਕਰਤਾਪੁਰਖੁਅਗੰਮੁਹੈਆਪਿਸ੍ਰਿਸਟਿ
ਉਪਾਤੀ॥ਰੰਗਪਰੰਗਉਪਾਰਜਨਾਬਹੁਬਹੁਬਿਧਿਭਾਤੀ॥ਤੂੰਜਾਣਹਿਜਿਨਿਉਪਾਈ
ਐਸਭੁਖੇਲੁਤੁਮਾਤੀ॥ਇਕਿਆਵਹਿਇਕਿਜਾਹਿਉਠਿਬਿਨੁਨਾਵੈਮਰਿਜਾਤੀ॥ਗੁ
ਰਮੁਖਿਰੰਗਿਚਲੂਲਿਆਰੰਗਿਹਰਿਰੰਗਿਰਾਤੀ॥ਸੋਸੇਵਹੁਸਤਿਨਿਰੰਜਨੋਹਰਿਪੁਰ
ਖੁਬਿਧਾਤੀ॥ਤੂੰਆਪੇਆਪਿਸੁਜਾਣੁਹੈਵਡਪੁਰਖੁਵਡਾਤੀ॥ਜੋਮਨਿਚਿਤਿਤੁਧੁਧਿਆ
ਇਦੇਮੇਰੇਸਚਿਆਬਲਿਬਲਿਹਉਤਿਨਜਾਤੀ॥੧॥ਸਲੋਕਮਃ ੧ ॥ਜੀ
ਉਪਾਇਤਨੁਸਾਜਿਆਰਖਿਆਬਣਤਬਣਾਇ॥ਅਖੀਦੇਖੈਜਿਹਵਾਬੋਲੈਕੰਨੀਸੁਰ
ਤਿਸਮਾਇ॥ਪੈਰੀਚਲੈਹਥੀਕਰਣਾਦਿਤਾਪੈਨੈਖਾਇ॥ਜਿਨਿਰਚਿਰਚਿਆਤਿਸਹਿ
ਨਜਾਣੈਅੰਧਾਅੰਧੁਕਮਾਇ॥ਜਾਭਜੈਤਾਠੀਕਰੁਹੋਵੈਘਾੜਤਘੜੀਨਜਾਇ॥ਨਾਨਕ
ਗੁਰਬਿਨੁਨਾਹਿਪਤਿਪਤਿਵਿਣੁਪਾਰਿਨਪਾਇ॥੧॥ਮਃ੨ ॥ਦੇਂਦੇਥਾਵਹੁਦਿਤਾ
ਚੰਗਾਮਨਮੁਖਿਐਸਾਜਾਣੀਐ॥ਸੁਰਤਿਮਤਿਚਤੁਰਾਈਤਾਕੀਕਿਆਕਰਿਆਖਿਵਖਾ
ਣੀਐ॥ਅੰਤਰਿਬਹਿਕੈਕਰਮਕਮਾਵੈਸੋਚਹੁਕੁੰਡੀਜਾਣੀਐ॥ਜੋਧਰਮੁਕਮਾਵੈਤਿਸੁ
ਧਰਮਨਾਉਹੋਵੈਪਾਪਿਕਮਾਣੈਪਾਪੀਜਾਣੀਐ॥ਤੂੰਆਪੇਖੇਲਕਰਹਿਸਭਿਕਰਤੇਕਿਆ
ਦੂਜਾਆਖਿਵਖਾਣੀਐ॥ਜਿਚਰੁਤੇਰੀਜੋਤਿਤਿਚਰੁਜੋਤੀਵਿਚਿਤੂੰਬੋਲਹਿਵਿ

ਤੂੰਜੋਤੀਕੋਈਕਿਛੁਕਰਿਹੁਦਿਖਾਜਿਆਣੀਐ॥ਨਾਨਕਗੁਰਮੁਖਿਨਦਰੀਆਇਆਹ
ਰਿਇਕੋਸੁਘੜੁਸੁਜਾਣੀਐ॥੨॥ਪਉੜੀ॥ ॥ਤੁਧੁਆਪੇਜਗਤੁਉਪਾਇਕੈ
ਤੁਧੁਆਪੇਧੰਧੈਲਾਇਆ॥ਮੋਹਠਗਉਲੀਪਾਇਕੈਤੁਧੁਆਪਹੁਜਗਤੁਖੁਆਇ
ਆ॥ਤਿਸਨਾਅੰਦਰਿਅਗਨਿਹੈਨਹਤਿਪਤੈਭੁਖਾਤਿਹਾਇਆ॥ਸਹਸਾਇਹੁਸੰਸਾਰੁਹੈ
ਮਰਿਜੰਮੈਆਇਆਜਾਇਆ॥ਬਿਨੁਸਤਿਗੁਰਮੋਹੁਨਤੁਟਈਸਭਿਥਕੇਕਰਮਕਮਾਇ
ਆ॥ਗੁਰਮਤੀਨਾਮੁਧਿਆਈਐਸੁਖਿਰਜਾਜਾਤੁਧੁਭਾਇਆ॥ਕੁਲੁਉਧਾਰੇਆਪਣਾਧੰ
ਨੁਜਣੇਦੀਮਾਇਆ॥ਸੋਭਾਸੁਰਤਿਸੁਹਾਵਣੀਜਿਨਿਹਰਿਸੇਤੀਚਿਤੁਲਾਇਆ॥੨॥ਸ
ਲੋਕੁਮਃ੨ ॥ਅਖੀਬਾਝਹੁਵੇਖਣਾਵਿਣੁਕੰਨਾਸੁਨਣਾ॥ਪੈਰਾਬਾਝਹੁਚਲਣਾਵਿਣੁ
ਹਥਾਕਰਣਾ॥ਜੀਭੈਬਾਝਹੁਬੋਲਣਾਇਉਜੀਵਤਮਰਣਾ॥ਨਾਨਕਹੁਕਮੁਪਛਾਣਿਕੈਤਉਖਸਮੈ
ਮਿਲਣਾ॥੧॥ਮਃ੨॥ਦਿਸੈਸੁਣੀਐਜਾਣੀਐਸਾਉਨਪਾਇਆਜਾਇ॥ਰੁਹਲਾਟੁੰਡਾਅੰਧੁ
ਲਾਕਿਉਗਲਿਲਗੈਧਾਇ॥ਭੈਕੇਚਰਣਕਰਭਾਵਕੇਲੋਇਣਸੁਰਤਿਕਰੇਇ॥ਨਾਨਕੁਕਹੈਸਿਆਣੀ
ਏਇਵਕੰਤਮਿਲਾਵਾਹੋਇ॥੨॥ਪਉੜੀ॥ ॥ਸਦਾਸਦਾਤੂੰਏਕੁਹੈਤੁਧੁਦੂਜਾਖੇਲੁਰਚ
ਇਆ॥ਹਉਮੈਗਰਬੁਉਪਾਇਕੈਲੋਭੁਅੰਤਰਿਜੰਤਾਪਾਇਆ॥ਜਿਉਭਾਵੈਤਿਉਰਖੁਤੂਸਭ
ਕਰੇਤੇਰਾਕਰਾਇਆ॥ਇਕਨਾਬਖਸਹਿਮੇਲਿਲੈਹਿਗੁਰਮਤੀਤੁਧੈਲਾਇਆ॥ਇਕਿਖੜੇਕ
ਰਹਿਤੇਰੀਚਾਕਰੀਵਿਣੁਨਾਵੈਹੋਰੁਨਭਾਇਆ॥ਹੋਰੁਕਾਰਵੇਕਾਰਹੈਇਕਿਸਚੀਕਾਰੈਲਾਇਆ
॥ਪੁਤੁਕਲਤੁਕੁਟੰਬੁਹੈਇਕਿਅਲਿਪਤੁਰਹੈਜੋਤੁਧੁਭਾਇਆ॥ਓਹਿਅੰਦਰਹੁਬਾਹਰਹੁਨਿ
ਰਮਲੇਸਚੈਨਾਇਸਮਾਇਆ॥੩॥ਸਲੋਕੁਮਃ੧ ॥ਸੁਇਨੇਕੈਪਰਬਤਿਗੁਫਾਕਰੀਕੈ
ਪਾਣੀਪਇਆਲਿ॥ਕੈਵਿਚਿਧਰਤੀਕੈਆਕਾਸੀਉਰਧਿਰਹਾਸਿਰਿਭਾਰਿ॥ਪੁਰੁਕਰਿਕਾਇ
ਆਕਪੜੁਪਹਿਰਾਧੋਵਾਸਦਾਕਾਰਿ॥ਬਗਾਰਤਾਪੀਅਲਾਕਾਲਾਬੇਦਾਕਰੀਪੁਕਾਰ॥ਹੋਇਕੁਚੀ
ਲੁਰਹਾਮਲੁਧਾਰੀਦੁਰਮਤਿਮਤਿਵਿਕਾਰ॥ਨਾਹਉਨਾਮੈਨਾਹਉਹੋਵਾਨਾਨਕਸਬਦੁਵੀਚਾਰਿ
॥੧॥ਮਃ੧ ॥ਵਸਤ੍ਰਪਖਾਲਿਪਖਾਲੇਕਾਇਆਆਪੇਸੰਜਮਿਹੋਵੈ॥ਅੰਤਰਿਮੈਲੁਲ
ਗੀਨਹੀਜਾਣੈਬਾਹਰਹੁਮਲਿਮਲਿਧੋਵੈ॥ਅੰਧਾਭੂਲਿਪਇਆਜਮਜਾਲੇ॥ਵਸਤੁਪ
ਰਾਈਅਪੁਨੀਕਰਿਜਾਨੈਹਉਮੈਵਿਚਿਦੁਖੁਘਾਲੇ॥ਨਾਨਕਗੁਰਮੁਖਿਹਉਮੈਤੁਟੈਤਾਹਰਿ

ਹਰਿਨਾਮੁਧਿਆਵੈ॥ਨਾਮੁਜਪੇਨਾਮੋਆਰਾਧੇਨਾਮੇਸੁਖਿਸਮਾਵੈ॥੨॥ਪਉੜੀ॥ ੧੦
ਕਾਇਆਹੰਸਿਸੰਜੋਗੁਮੇਲਿਮਿਲਾਇਆ॥ਤਿਨਹੀਕੀਆਵਿਜੋਗੁਜਿਨਿਉਪਾਇਆ॥
ਮੂਰਖੁਭੋਗੇਭੋਗੁਦੁਖਸਬਾਇਆ॥ਸੁਖਹੁਉਠੇਰੋਗਪਾਪਕਮਾਇਆ॥ਹਰਖਹੁਸੋਗੁਵਿਜੋਗੁ
ਉਪਾਇਖਪਾਇਆ॥ਮੂਰਖਗਣਤਗਣਾਇਝਗੜਾਪਾਇਆ॥ਸਤਿਗੁਰਹਥਿਨਿਬੇੜੁ
ਝਗੜੁਚੁਕਾਇਆ॥ਕਰਤਾਕਰੇਸੁਹੋਗੁਨਚਲੈਚਲਾਇਆ॥੪॥ਸਲੋਕੁਮਃ੧ ॥
ਕੂੜੁਬੋਲਿਮੁਰਦਾਰੁਖਾਇ॥ਅਵਰੀਨੋਸਮਝਾਵਣਿਜਾਇ॥ਮੁਠਾਆਪਿਮੁਹਾਏਸਾਥੈ॥
ਨਾਨਕਐਸਾਆਗੂਜਾਪੈ॥੧॥ਮਹਲਾ੪ ॥ਜਿਸਦੈਅੰਦਰਿਸਚੁਹੈਸੋਸਚਾਨਾਮੁਮੁਖਿਸਚੁ
ਅਲਾਏ॥ਓਹੁਹਰਿਮਾਰਗਿਆਪਿਚਲਦਾਹੋਰਨਾਨੋਹਰਿਮਾਰਗਿਪਾਏ॥ਜੇਅਗੈਤੀਰਥੁਹੋਇ
ਤਾਮਲੁਲਹੈਛਪੜਿਨਾਤੈਸਗਵੀਮਲੁਲਾਏ॥ਤੀਰਥੁਪੂਰਾਸਤਿਗੁਰੂਜੋਅਨਦਿਨੁਹਰਿਹਰਿਨਾ
ਮੁਧਿਆਏ॥ਓਹੁਆਪਿਛੁਟਾਕੁਟੰਬਸਿਉਦੇਹਰਿਹਰਿਨਾਮੁਸਭਸ੍ਰਿਸਟਿਛਡਾਏ॥ਜਨਨਾਨ
ਕਤਿਸੁਬਲਿਹਾਰਣੈਜੋਆਪਿਜਪੈਅਵਰਾਨਾਮੁਜਪਾਏ॥੨॥ਪਉੜੀ॥ ॥ਇਕਿਕੰ
ਦਮੂਲੁਚੁਣਿਖਾਹਿਵਣਖੰਡਿਵਾਸਾ॥ਇਕਿਭਗਵਾਵੇਸੁਕਰਿਫਿਰਹਿਜੋਗੀਸੰਨਿਆਸਾ॥
ਅੰਦਰਿਤ੍ਰਿਸਨਾਬਹੁਤੁਛਾਦਨਭੋਜਨਕੀਆਸਾ॥ਬਿਰਥਾਜਨਮੁਗਵਾਇਨਗਿਰਹੀਨਉਦਾ
ਸਾ॥ਜਮਕਾਲੁਸਿਰਹੁਨਉਤਰੈਤ੍ਰਿਬਿਧਿਮਨਸਾ॥ਗੁਰਮਤੀਕਾਲੁਨਆਵੈਨੇੜੈਜਾਹੋਵੈਦਾ
ਸਨਿਦਾਸਾ॥ਸਚਾਸਬਦੁਸਚੁਮਨਿਘਰਹੀਮਾਹਿਉਦਾਸਾ॥ਨਾਨਕਸਤਿਗੁਰੁਸੇਵਨਿਆਪ
ਣਾਸੇਆਸਾਤੇਨਿਰਾਸਾ॥੫॥ਸਲੋਕੁਮਃ੧ ॥ਜੇਰਤੁਲਗੈਕਪੜੈਜਾਮਾਹੋਇਪਲੀਤੁ
॥ਜੋਰਤੁਪੀਵਹਿਮਾਣਸਾਤਿਨਕਿਉਨਿਰਮਲੁਚੀਤੁ॥ਨਾਨਕਨਾਉਖੁਦਾਇਕਾਦਿਲਿਹਛੈ
ਮੁਖਿਲੇਹੁ॥ਅਵਰਿਦਿਵਾਜੇਦੁਨੀਕੇਝੂਠੇਅਮਲਕਰੇਹੁ॥੧॥ਮਃ੧ ॥ਜਾਹਉਨਾਹੀਤਾ
ਕਿਆਆਖਾ॥ਕਿਹੁਨਾਹੀਕਿਆਹੋਵਾ॥ਕੀਤਾਕਰਣਾਕਹਿਆਕਥਨਾਭਰਿਆਭਰਿਭਰਿਧੋ
ਵਾਂ॥ਆਪਿਨਬੁਝਾਲੋਕਬੁਝਾਈਐਸਾਆਗੂਹੋਵਾਂ॥ਨਾਨਕਅੰਧਾਹੋਇਕੈਦਸੇਰਾਹੈਸਭਸੁ
ਮੁਹਾਏਸਾਥੈ॥ਅਗੈਗਇਆਮੁਹੇਮੁਹਿਪਾਹਿਸੁਐਸਾਆਗੂਜਾਪੈ॥੨॥ਪਉੜੀ॥
ਮਾਹਾਰੁਤੀਸਭਤੂੰਘੜੀਮੂਰਤਵੀਚਾਰਾ॥ਤੂੰਗਣਤੈਕਿਨੈਨਪਾਇਓਸਚੇਅਲਖਅਪਾਰਾ॥
ਪੜਿਆਮੂਰਖੁਆਖੀਐਜਿਸੁਲਬੁਲੋਭੁਅਹੰਕਾਰਾ॥ਨਾਉਪੜੀਐਨਾਉਬੁਝੀਐਗੁਰਮ

ਤੀਵੀਚਾਰਾ॥ਗੁਰਮਤੀਨਾਮੁਧਨੁਖਟਿਆਭਗਤੀਭਰੇਭੰਡਾਰਾ॥ਨਿਰਮਲੁਨਾਮੁਮੰਨਿਆਦਰਿ
ਸਚੈਸਚਿਆਰਾ॥ਜਿਸਦਾਜੀਉਪਰਾਣੁਹੈਅੰਤਰਿਜੋਤਿਅਪਾਰਾ॥ਸਚਾਸਾਹੁਇਕੁਤੂੰਹੋਰੁ
ਜਗਤੁਵਣਜਾਰਾ॥੬॥ਸਲੋਕੁਮ:੧ ॥ਮਿਹਰਮਸੀਤਿਸਿਦਕੁਮੁਸਲਾਹਕੁਹ
ਲਾਲੁਕੁਰਾਣੁ॥ਸਰਮਸੁੰਨਤਿਸੀਲੁਰੋਜਾਹੋਹੁਮੁਸਲਮਾਣੁ॥ਕਰਣੀਕਾਬਾਸਚੁਪੀਰੁਕ
ਲਮਾਕਰਮਨਿਵਾਜ॥ਤਸਬੀਸਾਤਿਸੁਭਾਵਸੀਨਾਨਕਰਖੈਲਾਜ॥੧॥ਮ:੧ ॥ਹਕੁਪਰਾ
ਇਆਨਾਨਕਾਉਸੁਸੂਅਰਉਸੁਗਾਇ॥ਗੁਰੁਪੀਰੁਹਾਮਾਤਾਭਰੇਜਾਮੁਰਦਾਰੁਨਖਾਇ॥ਗ
ਲੀਭਿਸਤਿਨਜਾਈਐਛੁਟੈਸਚੁਕਮਾਇ॥ਮਾਰਣਪਾਹਿਹਰਾਮਮਹਿਹੋਇਹਲਾਲੁਨ
ਜਾਇ॥ਨਾਨਕਗਲੀਕੂੜੀਈਕੂੜੋਪਲੈਪਾਇ॥੨॥ਮ:੧ ॥ਪੰਜਿਨਿਵਾਜਾਵਖਤਪੰ
ਜਿਪੰਜਾਪੰਜੇਨਾਉ॥ਪਹਿਲਾਸਚੁਹਲਾਲਦੁਇਤੀਜਾਖੈਰਖੁਦਾਇ॥ਚਉਥੀਨੀਅਤਿਰਾ
ਸਿਮਨੁਪੰਜਵੀਸਿਫਤਿਸਨਾਇ॥ਕਰਣੀਕਲਮਾਆਖਿਕੈਤਾਮੁਸਲਮਾਣੁਸਦਾਇ॥ਨਾ
ਨਕਜੇਤੇਕੂੜਿਆਰਕੂੜੈਕੂੜੀਪਾਇ॥੩॥ਪਉੜੀ॥ ॥ਇਕਿਰਤਨਪਦਾਰਥਵ
ਣਜਦੇਇਕਿਕਚੈਦੇਵਾਪਾਰਾ॥ਸਤਿਗੁਰਿਤੁਠੈਪਾਈਅਨਿਅੰਦਰਿਰਤਨਭੰਡਾਰਾ॥ਵਿ
ਣੁਗੁਰਕਿਨੈਨਲਧਿਆਅੰਧੇਭਉਕਿਮੁਏਕੂੜਿਆਰਾ॥ਮਨਮੁਖਦੂਜੈਪਚਿਮੁਏਨਾਬੂਝਹਿ
ਵੀਚਾਰਾ॥ਇਕਸੁਬਾਝਹੁਦੂਜਾਕੋਨਹੀਕਿਸੁਅਗੈਕਰਹਿਪੁਕਾਰਾ॥ਇਕਿਨਿਰਧਨਸਦਾਭ
ਉਕਦੇਇਕਨਾਭਰੇਤੁਜਾਰਾ॥ਵਿਣੁਨਾਵੈਹੋਰੁਧਨੁਨਾਹੀਹੋਰੁਬਿਖਿਆਸਭੁਛਾਰਾ॥ਨਾਨਕ
ਆਪਿਕਰਾਏਕਰੇਆਪਿਹੁਕਮਿਸਵਾਰਣਹਾਰਾ॥੭॥ਸਲੋਕੁਮ:੧ ॥ਮੁਸਲਮਾ
ਣੁਕਹਾਵਣੁਮੁਸਕਲੁਜਾਹੋਇਤਾਮੁਸਲਮਾਣੁਕਹਾਵੈ॥ਅਵਲਿਅਉਲਿਦੀਨੁਕਰਿ
ਮਿਠਾਮਸਕਲਮਾਨਾਮਾਲੁਮੁਸਾਵੈ॥ਹੋਇਮੁਸਲਿਮੁਦੀਨਮੁਹਾਣੈਮਰਣਜੀਵਣਕਾ
ਭਰਮੁਚੁਕਾਵੈ॥ਰਬਕੀਰਜਾਇਮੰਨੇਸਿਰਉਪਰਿਕਰਤਾਮੰਨੇਆਪੁਗਵਾਵੈ॥ਤਉਨਾਨ
ਕਸਰਬਜੀਆਮਿਹਰੰਮਤਿਹੋਇਤਮੁਸਲਮਾਣੁਕਹਾਵੈ॥੧॥ਮਹਲਾ੪ ॥ਪਰਹਰਿਕਾ
ਮਕ੍ਰੋਧੁਝੂਠੁਨਿੰਦਾਤਜਿਮਾਇਆਅਹੰਕਾਰੁਚੁਕਾਵੈ॥ਤਜਿਕਾਮੁਕਾਮਿਨੀਮੋਹੁਤਜੈਤਾਅੰ
ਜਨਮਾਹਿਨਿਰੰਜਨੁਪਾਵੈ॥ਤਜਿਮਾਨੁਅਭਿਮਾਨੁਪ੍ਰੀਤਿਸੁਤਦਾਰਾਤਜਿਪਿਆਸਆਸਰਾਮਲਿ
ਵਲਾਵੈ॥ਨਾਨਕਸਾਚਾਮਨਿਵਸੈਸਾਚਸਬਦਿਹਰਿਨਾਮਿਸਮਾਵੈ॥੨॥ਪਉੜੀ॥

ਰਾਜੇਰਯਤਿਸਿਕਦਾਰਕੋਇਨਰਹਸੀਓ॥ਹਟਪਟਣਬਾਜਾਰਹੁਕਮੀਢਹਸੀਓ॥ਪਕੇ
ਬੰਕਦੁਆਰਮੂਰਖੁਜਾਣੈਆਪਣੇ॥ਦਰਬਿਭਰੇਭੰਡਾਰਰੀਤੇਇਕਿਖਣੇ॥ਤਾਜੀਰਥਤੁਖਾ
ਰਹਾਥੀਪਾਖਰੇ॥ਬਾਗਮਿਲਖਘਰਬਾਰਕਿਥੈਸਿਆਪਣੇ॥ਤੰਬੂਪਲੰਘਨਿਵਾਰਸਰਾਇ
ਚੇਲਾਲਤੀ॥ਨਾਨਕਸਚਦਾਤਾਰੁਸਿਨਾਖਤੁਕੁਦਰਤੀ॥੮॥ਸਲੋਕੁਮ:੧ ॥ਨਦੀਆ
ਹੋਵਹਿਧੇਣਵਾਸੁੰਮਹੋਵਹਿਦੁਧੁਘੀਉ॥ਸਗਲੀਧਰਤੀਸਕਰਹੋਵੈਖੁਸੀਕਰੇਨਿਤਜੀ
ਉ॥ਪਰਬਤੁਸੁਇਨਾਰੁਪਾਹੋਵੈਹੀਰੇਲਾਲਜੜਾਉ॥ਭੀਤੂੰਹੈਸਾਲਾਹਣਾਆਖਣਲਹੈਨ
ਚਾਉ॥੧॥ਮ:੧ ॥ਭਾਰਅਠਾਰਹਮੇਵਾਹੋਵੈਗਰੁੜਾਹੋਇਸੁਆਉ॥ਚੰਦੁਸੂਰਜੁਦੁਇ
ਫਿਰਦੇਰਖੀਅਹਿਨਿਹਚਲੁਹੋਵੈਥਾਉ॥ਭੀਤੂੰਹੈਸਾਲਾਹਣਾਆਖਣਲਹੈਨਚਾਉ॥
੨॥ਮ:੧ ॥ਜੇਦੇਹੈਦੁਖੁਲਾਈਐਪਾਪਗਰਹਦੁਇਰਾਹੁ॥ਰਤੁਪੀਣੇਰਾਜੇਸਿਰੈਉਪਰਿ
ਰਖੀਅਹਿਏਵੈਜਾਪੈਭਾਉ॥ਭੀਤੂੰਹੈਸਾਲਾਹਣਾਆਖਣਲਹੈਨਚਾਉ॥੩॥ਮ:੧ ॥
ਅਗੀਪਾਲਾਕਪੜੁਹੋਵੈਖਾਣਾਹੋਵੈਵਾਉ॥ਸੁਰਗੈਦੀਆਮੋਹਣੀਆਇਸਤਰੀਆਹੋਵ
ਨਿਨਾਨਕਸਭੋਜਾਉ॥ਭੀਤੂਹੈਸਾਲਾਹਣਾਆਖਣਲਹੈਨਚਾਉ॥੪॥ਪਉੜੀ॥
ਬਦਫੈਲੀਗੈਬਾਨਾਖਸਮੁਨਜਾਣਈ॥ਸੋਕਹੀਐਦੇਵਾਨਾਆਪੁਨਪਛਾਣਈ॥ਕਲ
ਹਿਬੁਰੀਸੰਸਾਰਿਵਾਦੇਖਪੀਐ॥ਵਿਣੁਨਾਵੈਵੇਕਾਰਿਭਰਮੇਪਚੀਐ॥ਰਾਹਦੋਵੈਇਕੁਜਾ
ਣੈਸੋਈਸਿਝਸੀ॥ਕੁਫਰਗੋਅਕੁਫਰਾਣੈਪਇਆਦਝਸੀ॥ਸਭਦੁਨੀਆਸੁਬਹਾਨੁਸ
ਚਿਸਮਾਈਐ॥ਸਿਝੈਦਰਿਦੀਵਾਨਿਆਪੁਗਵਾਈਐ॥੯॥ਸਲੋਕੁਮ:੧ ॥ਸੋਜੀ
ਵਿਆ॥ਜਿਸੁਮਨਿਵਸਿਆਸੋਇ॥ਨਾਨਕਅਵਰੁਨਜੀਵੈਕੋਇ॥ਜੇਜੀਵੈਪਤਿਲਥੀਜਾ
ਇ॥ਸਭੁਹਰਾਮੁਜੇਤਾਕਿਛੁਖਾਇ॥ਰਾਜਿਰੰਗੁਮਾਲਿਰੰਗੁ॥ਰੰਗਿਰਤਾਨਚੈਨੰਗੁ॥ਨਾਨਕਠ
ਗਿਆਮੁਠਾਜਾਇ॥ਵਿਣੁਨਾਵੈਪਤਿਗਇਆਗਵਾਇ॥੧॥ਮ:੧ ॥ਕਿਆਖਾਧੈਕਿ
ਆਪੈਧੈਹੋਇ॥ਜਾਮਨਿਨਾਹੀਸਚਾਸੋਇ॥ਕਿਆਮੇਵਾਕਿਆਘਿਉਗੁੜੁਮਿਠਾਕਿਆ
ਮੈਦਾਕਿਆਮਾਸੁ॥ਕਿਆਕਪੜੁਕਿਆਸੇਜਸੁਖਾਲੀਕੀਜਹਿਭੋਗਬਿਲਾਸ॥ਕਿਆ
ਲਸਕਰਕਿਆਨੇਬਖਵਾਸੀਆਵੈਮਹਲੀਵਾਸੁ॥ਨਾਨਕਸਚੇਨਾਮਵਿਣੁਸਭੇਟੋਲਵਿ
ਣਾਸੁ॥੨॥ਪਉੜੀ॥ ॥ਜਾਤੀਦੈਕਿਆਹਥਿਸਚੁਪਰਖੀਐ॥ਮਹੁਰਾਹੋਵੈਹਥਿਮ

ਗੀਐ ਚਖੀਐ ॥ ਸਚੇ ਕੀ ਸਿਰਕਾਰ ਜੁਗੁ ਜੁਗੁ ਜਾਣੀਐ ॥ ਹੁਕਮੁ ਮੰਨੇ ਸਿਰਦਾਰੁ ਦਰਿ ਦੀ
ਬਾਣੀਐ ॥ ਫੁਰਮਾਨੀ ਹੈ ਕਾਰ ਖਸਮਿ ਪਠਾਇਆ ॥ ਤਬਲਬਾਜ ਬੀਚਾਰ ਸਬਦਿ ਸੁ
ਣਾਇਆ ॥ ਇਕਿ ਹੋਏ ਅਸਵਾਰ ਇਕਨਾ ਸਾਖਤੀ ॥ ਇਕਨੀ ਬਧੇ ਭਾਰ ਇਕਨਾ ਤਾਖਤੀ
॥੧੦॥ ਸਲੋਕੁ ਮਃ ੧ ॥ ਜਾ ਪਕਾ ਤਾ ਕਟਿਆ ਰਹੀ ਸੁ ਪਲਰਿ ਵਾੜਿ ॥ ਸਣੁ ਕੀਸ
ਾਰਾ ਚਿਥਿਆ ਕਣੁ ਲਇਆ ਤਨੁ ਝਾੜਿ ॥ ਦੁਇ ਪੁੜ ਚਕੀ ਜੋੜਿ ਕੈ ਪੀਸਣ ਆਇ ਬਹਿਠੁ ॥
ਜੋ ਦਰਿ ਰਹੇ ਸੁ ਉਬਰੇ ਨਾਨਕ ਅਜਬੁ ਡਿਠੁ ॥੧॥ ਮਃ ੧ ॥ ਵੇਖੁ ਜਿ ਮਿਠਾ ਕਟਿਆ ਕਟਿ ਕੁ
ਟਿ ਬਧਾ ਪਾਇ ॥ ਖੁੰਢਾ ਅੰਦਰਿ ਰਖਿ ਕੈ ਦੇਨਿ ਸੁ ਮਲ ਸਜਾਇ ॥ ਰਸੁ ਕਸੁ ਟਟਰਿ ਪਾਈਐ ਤਪੈ ਤੈ ਵਿ
ਲਲਾਇ ॥ ਭੀ ਸੋ ਫੋਗੁ ਸਮਾਲੀਐ ਦਿਚੈ ਅਗਿ ਜਾਲਾਇ ॥ ਨਾਨਕ ਮਿਠੈ ਪਤਰੀਐ ਵੇਖਹੁ ਲੋ
ਕਾ ਆਇ ॥੨॥ ਪਵੜੀ ॥ ਇਕਨਾ ਮਰਣੁ ਨ ਚਿਤਿ ਆਸ ਘਣੇਰਿਆ ॥ ਮਰਿ ਮਰਿ ਜੰਮ
ਹਿ ਨਿਤ ਕਿਸੈ ਨ ਕੇਰਿਆ ॥ ਆਪਨੜੈ ਮਨਿ ਚਿਤਿ ਕਹਨਿ ਚੰਗੇਰਿਆ ॥ ਜਮਰਾਜੈ ਨਿਤ ਨਿ
ਤ ਮਨਮੁਖ ਹੇਰਿਆ ॥ ਮਨਮੁਖ ਲੂਣ ਹਰਾਮ ਕਿਆ ਨ ਜਾਣਿਆ ॥ ਬਧੇ ਕਰਨਿ ਸਲਾਮ ਖਸਮ
ਨ ਭਾਣਿਆ ॥ ਸਚੁ ਮਿਲੈ ਮੁਖਿ ਨਾਮੁ ਸਾਹਿਬ ਭਾਵਸੀ ॥ ਕਰਸਨਿ ਤਖਤਿ ਸਲਾਮੁ ਲਿਖਿਆ
ਪਾਵਸੀ ॥੧੧॥ ਸਲੋਕੁ ਮਃ ੧ ॥ ਮਛੀ ਤਾਰੂ ਕਿਆ ਕਰੇ ਪੰਖੀ ਕਿਆ ਆਕਾਸੁ ॥ ਪਥ
ਰ ਪਾਲਾ ਕਿਆ ਕਰੇ ਖੁਸਰੇ ਕਿਆ ਘਰ ਵਾਸੁ ॥ ਕੁਤੇ ਚੰਦਨੁ ਲਾਈਐ ਭੀ ਸੋ ਕੁਤੀ ਧਾਤੁ ॥ ਬੋਲਾ
ਜੇ ਸਮਝਾਈਐ ਪੜੀਅਹਿ ਸਿੰਮ੍ਰਿਤਿ ਪਾਠ ॥ ਅੰਧਾ ਚਾਨਣਿ ਰਖੀਐ ਦੀਵੇ ਬਲਹਿ ਪਚਾ
ਸ ॥ ਚਉਣੇ ਸੁਇਨਾ ਪਾਈਐ ਚੁਣਿ ਚੁਣਿ ਖਾਵੈ ਘਾਸੁ ॥ ਲੋਹਾ ਮਾਰਣਿ ਪਾਈਐ ਢਹੈ ਨ ਹੋਇ
ਕਪਾਸ ॥ ਨਾਨਕ ਮੂਰਖ ਏਹਿ ਗੁਣ ਬੋਲੇ ਸਦਾ ਵਿਣਾਸੁ ॥੧॥ ਮਃ ੧ ॥ ਕੈਹਾ ਕੰਚਨੁ ਤੁਟੈ ਸਾ
ਰੁ ॥ ਅਗਨੀ ਗੰਢੁ ਪਾਏ ਲੋਹਾਰੁ ॥ ਗੋਰੀ ਸੇਤੀ ਤੁਟੈ ਭਤਾਰੁ ॥ ਪੁਤੀ ਗੰਢੁ ਪਵੈ ਸੰਸਾਰਿ ॥ ਰਾਜਾ
ਮੰਗੈ ਦਿਤੈ ਗੰਢੁ ਪਾਇ ॥ ਭੁਖਿਆ ਗੰਢੁ ਪਵੈ ਜਾ ਖਾਇ ॥ ਕਾਲਾ ਗੰਢੁ ਨਦੀਆ ਮੀਹ ਝੋਲ ॥
ਗੰਢੁ ਪਰੀਤੀ ਮਿਠੇ ਬੋਲ ॥ ਬੇਦਾ ਗੰਢੁ ਬੋਲੇ ਸਚੁ ਕੋਇ ॥ ਮੁਇਆ ਗੰਢੁ ਨੇਕੀ ਸਤੁ ਹੋਇ ॥ ਏਤੁ
ਗੰਢਿ ਵਰਤੈ ਸੰਸਾਰੁ ॥ ਮੂਰਖ ਗੰਢੁ ਪਵੈ ਮੁਹਿ ਮਾਰ ॥ ਨਾਨਕੁ ਆਖੈ ਏਹੁ ਬੀਚਾਰੁ ॥ ਸਿਫਤੀ ਗੰ
ਢੁ ਪਵੈ ਦਰਬਾਰਿ ॥੨॥ ਪਉੜੀ ॥ ਆਪੇ ਕੁਦਰਤਿ ਸਾਜਿ ਕੈ ਆਪੇ ਕਰੇ ਬੀਚਾਰੁ ॥ ਇਕਿ
ਖੋਟੇ ਇਕਿ ਖਰੇ ਆਪੇ ਪਰਖਣਹਾਰੁ ॥ ਖਰੇ ਖਜਾਨੈ ਪਾਈਅਹਿ ਖੋਟੇ ਸਟੀਅਹਿ ਬਾਹਰ ਵਾਰਿ ॥

ਖੋਟੇ ਸਚੀ ਦਰਗਹ ਸੁਟੀਅਹਿ ਕਿਸੁ ਆਗੈ ਕਰਹਿ ਪੁਕਾਰ ॥ ਸਤਿਗੁਰ ਪਿਛੈ ਭਜਿ ਪਵਹਿ ਏਹਾ ਕਰਣੀ ੧੨
ਸਾਰੁ ॥ ਸਤਿਗੁਰੁ ਖੋਟਿਅਹੁ ਖਰੇ ਕਰੇ ਸਬਦਿ ਸਵਾਰਣਹਾਰੁ ॥ ਸਚੀ ਦਰਗਹ ਮੰਨੀਅਨਿ ਗੁਰ ਕੈ
ਪ੍ਰੇਮ ਪਿਆਰਿ ॥ ਗਣਤ ਤਿਨਾ ਦੀ ਕੋ ਕਿਆ ਕਰੇ ਜੋ ਆਪਿ ਬਖਸੇ ਕਰਤਾਰਿ ॥੧੨॥ ਸਲੋਕੁ ਮਃ ੧
॥ ਹਮ ਜੇਰ ਜਿਮੀ ਦੁਨੀਆ ਪੀਰਾ ਮਸਾਇਕਾ ਰਾਇਆ ॥ ਮੇ ਰਵਦਿ ਬਾਦਿਸਾਹਾ ਅਫਜੂ ਖੁਦਾ
ਇ ॥ ਏਕ ਤੂਹੀ ਏਕ ਤੁਹੀ ॥੧॥ ਮਃ ੧ ॥ ਨ ਦੇਵ ਦਾਨਵਾ ਨਰਾ ॥ ਨ ਸਿਧ ਸਾਧਿਕਾ ਧਰਾ ॥ ਅਸਤਿ
ਏਕ ਦਿਗਰਿ ਕੁਈ ॥ ਏਕ ਤੁਈ ਏਕ ਤੁਈ ॥੨॥ ਮਃ ੧ ॥ ਨ ਦਾਦੇ ਦਿਹੰਦ ਆਦਮੀ ॥ ਨ ਸਪ
ਤ ਜੇਰ ਜਿਮੀ ॥ ਅਸਤਿ ਏਕ ਦਿਗਰਿ ਕੁਈ ॥ ਏਕ ਤੁਈ ਏਕ ਤੁਈ ॥੩॥ ਮਃ ੧ ॥ ਨ ਸੂਰ ਸਸਿ
ਮੰਡਲੋ ॥ ਨ ਸਪਤ ਦੀਪ ਨਹ ਜਲੋ ॥ ਅੰਨ ਪਉਣ ਥਿਰੁ ਨ ਕੁਈ ॥ ਏਕੁ ਤੁਈ ਏਕੁ ਤੁਈ ॥੪॥
ਮਃ ੧ ॥ ਨ ਰਿਜਕੁ ਦਸਤ ਆ ਕਸੇ ॥ ਹਮਾ ਰਾ ਏਕੁ ਆਸ ਵਸੇ ॥ ਅਸਤਿ ਏਕੁ ਦਿਗਰ ਕੁਈ ॥
ਏਕ ਤੁਈ ਏਕੁ ਤੁਈ ॥੫॥ ਮਃ ੧ ॥ ਪਰੰਦਏ ਨ ਗਿਰਾਹ ਜਰ ॥ ਦਰਖਤ ਆਬ ਆਸ ਕਰ ॥ ਦਿ
ਹੰਦ ਸੁਈ ॥ ਏਕ ਤੁਈ ਏਕ ਤੁਈ ॥੬॥ ਮਃ ੧ ॥ ਨਾਨਕ ਲਿਲਾਰਿ ਲਿਖਿਆ ਸੋਇ ॥ ਮੇਟਿ ਨ
ਸਾਕੈ ਕੋਇ ॥ ਕਲਾ ਧਰੈ ਹਿਰੈ ਸੁਈ ॥ ਏਕੁ ਤੁਈ ਏਕੁ ਤੁਈ ॥੭॥ ਪਉੜੀ ॥ ਸਚਾ ਤੇਰਾ
ਹੁਕਮੁ ਗੁਰਮੁਖਿ ਜਾਣਿਆ ॥ ਗੁਰਮਤੀ ਆਪੁ ਗਵਾਇ ਸਚੁ ਪਛਾਣਿਆ ॥ ਸਚੁ ਤੇਰਾ ਦਰਬਾਰੁ
ਸਬਦੁ ਨੀਸਾਣਿਆ ॥ ਸਚਾ ਸਬਦੁ ਵੀਚਾਰਿ ਸਚਿ ਸਮਾਣਿਆ ॥ ਮਨਮੁਖ ਸਦਾ ਕੂੜਿਆਰ
ਭਰਮਿ ਭੁਲਾਣਿਆ ॥ ਵਿਸਟਾ ਅੰਦਰਿ ਵਾਸੁ ਸਾਦੁ ਨ ਜਾਣਿਆ ॥ ਵਿਣੁ ਨਾਵੈ ਦੁਖੁ ਪਾਇ ਆ
ਵਣ ਜਾਣਿਆ ॥ ਨਾਨਕ ਪਾਰਖੁ ਆਪਿ ਜਿਨਿ ਖੋਟਾ ਖਰਾ ਪਛਾਣਿਆ ॥੧੩॥ ਸਲੋਕੁ ਮਃ ੧ ॥
ਸੀਹਾ ਬਾਜਾ ਚਰਗਾ ਕੁਹੀਆ ਏਨਾ ਖਵਾਲੇ ਘਾਹ ॥ ਘਾਹੁ ਖਾਨਿ ਤਿਨਾ ਮਾਸੁ ਖਵਾਲੇ ਏਹਿ ਚ
ਲਾਏ ਰਾਹ ॥ ਨਦੀਆ ਵਿਚਿ ਟਿਬੇ ਦੇਖਾਲੇ ਥਲੀ ਕਰੇ ਅਸਗਾਹ ॥ ਕੀੜਾ ਥਾਪਿ ਦੇਇ ਪਾਤਿ
ਸਾਹੀ ਲਸਕਰ ਕਰੇ ਸੁਆਹ ॥ ਜੇਤੇ ਜੀਅ ਜੀਵਹਿ ਲੈ ਸਾਹਾ ਜੀਵਾਲੇ ਤਾ ਕਿ ਅਸਾਹ ॥ ਨਾਨ
ਕ ਜਿਉ ਜਿਉ ਸਚੇ ਭਾਵੈ ਤਿਉ ਤਿਉ ਦੇਇ ਗਿਰਾਹ ॥੧॥ ਮਃ ੧ ॥ ਇਕਿ ਮਾਸਹਾਰੀ ਇ
ਕਿ ਤ੍ਰਿਣੁ ਖਾਹਿ ॥ ਇਕਨਾ ਛਤੀਹ ਅੰਮ੍ਰਿਤ ਪਾਹਿ ॥ ਇਕਿ ਮਿਟੀਆ ਮਹਿ ਮਿਟੀਆ ਖਾਹਿ ॥
ਇਕਿ ਪਉਣ ਸੁਮਾਰੀ ਪਉਣ ਸੁਮਾਰਿ ॥ ਇਕਿ ਨਿਰੰਕਾਰੀ ਨਾਮ ਆਧਾਰਿ ॥ ਜੀਵੈ ਦਾਤਾ ਮਰੈ ਨ
ਕੋਇ ॥ ਨਾਨਕ ਮੁਠੇ ਜਾਹਿ ਨਾਹੀ ਮਨਿ ਸੋਇ ॥੨॥ ਪਉੜੀ ॥ ਪੂਰੇ ਗੁਰ ਕੀ ਕਾਰ ਕਰਮਿ ਕ

ਮਾਈਐ॥ਗੁਰਮਤੀਆਪੁਗਵਾਇਨਾਮੁਧਿਆਈਐ॥ਦੂਜੀਕਾਰੈਲਗਿਜਨਮੁਗਵ
ਾਈਐ॥ਵਿਣੁਨਾਵੈਸਭਵਿਸੁਪੈਝੈਖਾਈਐ॥ਸਚਾਸਬਦੁਸਾਲਾਹਿਸਚਿਸਮਾਈਐ
॥ਵਿਣੁਸਤਿਗੁਰੁਸੇਵੇਨਾਹੀਸੁਖਿਨਿਵਾਸੁਫਿਰਿਫਿਰਿਆਈਐ॥ਦੁਨੀਆਖੋਟੀਰਾਸਿ
ਕੂੜੁਕਮਾਈਐ॥ਨਾਨਕਸਚੁਖਰਾਸਾਲਾਹਿਪਤਿਸਿਉਜਾਈਐ॥੧੪॥ਸਲੋਕੁਮ:
੧॥ਜੇਤੁਧੁਭਾਵੈਤਾਵਾਵਹਿਗਾਵਹਿਤੁਧੁਭਾਵੈਜਲਿਨਾਵਹਿ॥ਜਾਤੁਧੁਭਾਵਹਿ
ਤਾਕਰਹਿਬਿਭੂਤਾਸਿੰਙੀਨਾਦੁਵਜਾਵਹਿ॥ਜਾਤੁਧੁਭਾਵੈਤਾਪੜਹਿਕਤੇਬਾਮੁਲਾਸੇ
ਖਕਹਾਵਹਿ॥ਜਾਤੁਧੁਭਾਵੈਤਾਹੋਵਹਿਰਾਜੇਰਸਕਸਬਹੁਤੁਕਮਾਵਹਿ॥ਜਾਤੁਧੁਭਾ
ਵੈਤੇਗਵਗਾਵਹਿਸਿਰਮੁੰਡੀਕਟਿਜਾਵਹਿ॥ਜਾਤੁਧੁਭਾਵੈਜਾਹਿਦਿਸੰਤਰਿਸੁਣਿ
ਗਲਾਘਰਿਆਵਹਿ॥ਜਾਤੁਧੁਭਾਵੈਨਾਇਰਚਾਵਹਿਤੁਧੁਭਾਣੇਤੂੰਭਾਵਹਿ॥ਨਾਨਕੁ
ਏਕਕਹੈਬੇਨੰਤੀਹੋਰਿਸਗਲੇਕੂੜੁਕਮਾਵਹਿ॥੧॥ਮ:੧॥ਜਾਤੂੰਵਡਾਸਭਿਵਡਿਆ
ਈਆਂਚੰਗੈਚੰਗਾਹੋਈ॥ਜਾਤੂੰਸਚਾਤਾਸਭੁਕੋਸਚਾਕੂੜਾਕੋਇਨਕੋਈ॥ਆਖਣੁਵੇਖ
ਣੁਬੋਲਣੁਚਲਣੁਜੀਵਣੁਮਰਣਾਧਾਤੁ॥ਹੁਕਮੁਸਾਜਿਹੁਕਮੈਵਿਚਿਰਖੈਨਾਨਕਸ
ਚਾਆਪਿ॥੨॥ਪਉੜੀ॥ਸਤਿਗੁਰੁਸੇਵਿਨਿਸੰਗੁਭਰਮੁਚੁਕਾਈਐ॥ਸਤਿ
ਗੁਰੁਆਖੈਕਾਰਸੁਕਾਰਕਮਾਈਐ॥ਸਤਿਗੁਰੁਹੋਇਦਇਆਲੁਤਨਾਮੁਧਿਆਈਐ
॥ਲਾਹਾਭਗਤਿਸੁਸਾਰੁਗੁਰਮੁਖਿਪਾਈਐ॥ਮਨਮੁਖਿਕੂੜੁਗੁਬਾਰੁਕੂੜੁਕਮਾਈਐ
॥ਸਚੇਦੈਦਰਿਜਾਇਸਚੁਚਵਾਂਈਐ॥ਸਚੈਅੰਦਰਿਮਹਲਿਸਚਿਬੁਲਾਈਐ॥
ਨਾਨਕਸਚੁਸਦਾਸਚਿਆਰੁਸਚਿਸਮਾਈਐ॥੧੫॥ਸਲੋਕੁਮ:੧॥ਕਲਿ
ਕਾਤੀਰਾਜੇਕਾਸਾਈਧਰਮੁਪੰਖਕਰਿਉਡਰਿਆ॥ਕੂੜੁਅਮਾਵਸਸਚੁਚੰਦ੍ਰਮਾਦੀਸੈ
ਨਾਹੀਕਹਚੜਿਆ॥ਹਉਭਾਲਿਵਿਕੁੰਨੀਹੋਈ॥ਆਧੇਰੈਰਾਹੁਨਕੋਈ॥ਵਿਚਿਹਉ
ਮੈਕਰਿਦੁਖੁਰੋਈ॥ਕਹੁਨਾਨਕਕਿਨਿਬਿਧਿਗਤਿਹੋਈ॥੧॥ਮ:੩॥ਕਲਿਕੀਰਤਿ
ਪਰਗਟੁਚਾਨਣੁਸੰਸਾਰਿ॥ਗੁਰਮੁਖਿਕੋਈਉਤਰੈਪਾਰਿ॥ਜਿਸਨੋਨਦਰਿਕਰੇਤਿਸੁਦੇ
ਵੈ॥ਨਾਨਕਗੁਰਮੁਖਿਰਤਨੁਸੋਲੈਵੈ॥੨॥ਪਉੜੀ॥ਭਗਤਾਤੈਸੈਸਾਰੀਆ
ਜੋੜੁਕਦੇਨਆਇਆ॥ਕਰਤਾਆਪਿਅਭੁਲੁਹੈਨਭੁਲੈਕਿਸੈਦਾਭੁਲਾਇਆ

ਭਗਤਆਪੇਮੇਲਿਅਨੁਜਿਨੀਸਚੋਸਚੁਕਮਾਇਆ॥ਸੈਸਾਰੀਆਪਿਖੁਆਇਅਨੁਜਿਨੀਕੂੜੁ
ਬੋਲਿਬੋਲਿਬਿਖੁਖਾਇਆ॥ਚਲਣਸਾਰਨਜਾਣਨੀਕਾਮੁਕਰੋਧੁਵਿਸੁਵਧਾਇਆ॥ਭ
ਗਤਿਕਰਨਿਹਰਿਚਾਕਰੀਜਿਨੀਅਨਦਿਨੁਨਾਮੁਧਿਆਇਆ॥ਦਾਸਨਿਦਾਸਹੋਇਕੈਜਿਨੀ
ਵਿਚਹੁਆਪੁਗਵਾਇਆ॥ਓਨਾਖਸਮੈਕੈਦਰਿਮੁਖਉਜਲੇਸਚੈਸਬਦਿਸੁਹਾਇਆ॥੧੬॥ਸ
ਲੋਕੁਮ:੧॥ਸਬਾਹੀਸਾਲਾਹਜਿਨੀਧਿਆਇਆਇਕਮਨਿ॥ਸੇਈਪੂਰੇਸਾਹਵਖ
ਤੈਉਪਰਿਲੜਿਮੁਏ॥ਦੂਜੈਬਹੁਤੇਰਾਹਮਨਕੀਆਮਤੀਖਿੰਡੀਆ॥ਬਹੁਤੁਪਏਅਸਗਾਹਗੋਤੇ
ਖਾਹਿਨਨਿਕਲਹਿ॥ਤੀਜੈਮੁਹੀਗਿਰਾਹਭੁਖਤਿਖਾਦੁਇਭਉਕੀਆ॥ਖਾਧਾਹੋਇਸੁਆਹਭੀ
ਖਾਣੇਸਿਉਦੋਸਤੀ॥ਚਉਥੈਆਈਊਂਘਅਖੀਮੀਟਿਪਵਾਰਿਗਇਆ॥ਭੀਉਠਿਰਚਿਓਨੁਵ
ਦੁਸੈਵਰ੍ਹਿਆਕੀਪਿੜਬਧੀ॥ਸਭੇਵੇਲਾਵਖਤਸਭਿਜੇਅਠੀਭਉਹੋਇ॥ਨਾਨਕਸਾਹਿਬੁਮ
ਨਿਵਸੈਸਚਾਨਾਵਣੁਹੋਇ॥੧॥ਮ:੨॥ਸੇਈਪੂਰੇਸਾਹਜਿਨੀਪੂਰਾਪਾਇਆ॥ਅਠੀਵੇਪਰਵਾ
ਹਰਹਨਿਇਕਤੈਰੰਗਿ॥ਦਰਸਨਿਰੂਪਿਅਥਾਹਵਿਰਲੇਪਾਈਅਹਿ॥ਕਰਮਿਪੂਰੈਪੂਰਾਗੁਰੂਪੂ
ਰਾਜਾਕਾਬੋਲੁ॥ਨਾਨਕਪੂਰਾਜੇਕਰੇਘਟੈਨਾਹੀਤੋਲੁ॥੨॥ਪਉੜੀ॥ਜਾਤੂੰਤਾਕਿਆ
ਹੋਰਿਮੈਸਚੁਸੁਣਾਈਐ॥ਮੁਠੀਧੰਧੈਚੋਰਿਮਹਲੁਨਪਾਈਐ॥ਏਨੈਚਿਤਿਕਠੋਰਿਸੇਵਗਵਾ
ਈਐ॥ਜਿਤੁਘਟਿਸਚੁਨਪਾਇਸੁਭੰਨਿਘੜਾਈਐ॥ਕਿਉਕਰਿਪੂਰੈਵਟਿਤੋਲਿਤੁਲਾਈ
ਐ॥ਕੋਇਨਆਖੈਘਟਿਹਉਮੈਜਾਈਐ॥ਲਈਅਨਿਖਰੇਪਰਖਿਦਰਿਬੀਨਾਈਐ॥ਸਉਦ
ਾਇਕਤੁਹਟਿਪੂਰੈਗੁਰਿਪਾਈਐ॥੧੭॥ਸਲੋਕੁਮ:੨॥ਅਠੀਪਹਰੀਅਠਖੰਡਨਾਵਾਖੰਡੁ
ਸਰੀਰੁ॥ਤਿਸੁਵਿਚਿਨਉਨਿਧਿਨਾਮੁਏਕੁਭਾਲਹਿਗੁਣੀਗਹੀਰੁ॥ਕਰਮਵੰਤੀਸਾਲਾਹਿਆ
ਨਾਨਕਕਰਿਗੁਰੁਪੀਰੁ॥ਚਉਥੈਪਹਰਿਸਬਾਹਕੈਸੁਰਤਿਆਉਪਜੈਚਾਉ॥ਤਿਨਾਦਰੀਆਵਾਸਿ
ਉਦੋਸਤੀਮਨਿਮੁਖਿਸਚਾਨਾਉ॥ਓਥੈਅੰਮ੍ਰਿਤੁਵੰਡੀਐਕਰਮੀਹੋਇਪਸਾਉ॥ਕੰਚਨਕਾਇਆ
ਕਸੀਐਵੰਨੀਚੜੈਚੜਾਉ॥ਜੇਹੋਵੈਨਦਰਿਸਰਾਫਕੀਬਹੁੜਿਨਪਾਈਤਾਉ॥ਸਤੀਪਹਰੀ
ਸਤੁਭਲਾਬਹੀਐਪੜਿਆਪਾਸਿ॥ਓਥੈਪਾਪੁਪੁੰਨੁਬੀਚਾਰੀਐਕੂੜੈਘਟੈਰਾਸਿ॥ਓਥੈਖੋਟੇ
ਸਟੀਅਹਿਖਰੇਕੀਚਹਿਸਾਬਾਸਿ॥ਬੋਲਣੁਫਾਦਲੁਨਾਨਕਾਦੁਖੁਸੁਖੁਖਸਮੈਪਾਸਿ॥੧॥ਮ:
੨॥ਪਉਣੁਗੁਰੂਪਾਣੀਪਿਤਾਮਾਤਾਧਰਤਿਮਹਤੁ॥ਦਿਨਸੁਰਾਤਿਦੁਇਦਾਈਦਾਇਆ

ਖੇਲੈਸਗਲਜਗਤੁ॥ਚੰਗਿਆਈਆਬੁਰਿਆਈਆਵਾਚੇਧਰਮੁਹਦੂਰਿ॥ਕਰਮੀਆ
ਪੋਆਪਣੀਕੇਨੇੜੈਕੇਦੂਰਿ॥ਜਿਨੀਨਾਮੁਧਿਆਇਆਗਏਮਸਕਤਿਘਾਲਿ॥ਨਾਨਕਤੇਮੁ
ਖਉਜਲੇਹੋਰਕੇਤੀਛੁਟੀਨਾਲਿ॥੨॥ਪਉੜੀ॥ ॥ਸਚਾਭੋਜਨੁਭਾਉਸਤਿਗੁਰਿਦ
ਸਿਆ॥ਸਚੇਹੀਪਤੀਆਇਸਚਿਵਿਗਸਿਆ॥ਸਚੈਕੋਟਿਗਿਰਾਂਇਨਿਜਘਰਿਵਸਿਆ॥
ਸਤਿਗੁਰਿਤੁਠੈਨਾਉਪ੍ਰੇਮਿਰਹਸਿਆ॥ਸਚੈਦੈਦੀਬਾਣਿਕੂੜਿਨਜਾਈਐ॥ਝੂਠੋਝੂਠੁਵਖ
ਾਣਿਸੁਮਹਲੁਖੁਆਈਐ॥ਸਚੈਸਬਦਿਨੀਸਾਣਿਠਾਕਨਪਾਈਐ॥ਸਚੁਸੁਣਿਬੁਝਿਵਖ
ਾਣਿਮਹਲਿਬੁਲਾਈਐ॥੧੮॥ਸਲੋਕੁਮ:੧ ॥ਪਹਿਰਾਅਗਨਿਹਿਵੈਘਰੁਬਾਧਾਭੋ
ਜਨੁਸਾਰੁਕਰਾਈ॥ਸਗਲੇਦੂਖਪਾਣੀਕਰਿਪੀਵਾਧਰਤੀਹਾਕਚਲਾਈ॥ਧਰਿਤਾਰਾਜੀਅੰਬ
ਰੁਤੋਲੀਪਿਛੈਟੰਕੁਚੜਾਈ॥ਏਵਡੁਵਧਾਮਾਵਾਨਾਹੀਸਭਸੈਨਥਿਚਲਾਈ॥ਏਤਾਤਾਣੁਹੋਵੈ
ਮਨਅੰਦਰਿਕਰੀਭਿਆਖਿਕਰਾਈ॥ਜੇਵਡੁਸਾਹਿਬੁਤੇਵਡੁਦਾਤੀਦੇਦੇਕਰੇਰਜਾਈ॥ਨਾਨ
ਕਨਦਰਿਕਰੇਜਿਸੁਉਪਰਿਸਚਿਨਾਮਿਵਡਿਆਈ॥੧॥ਮ:੨॥ਆਖਣੁਆਖਿਨਰਜਿਆ
ਸੁਣਨਿਨਰਜੇਕੰਨ॥ਅਖੀਦੇਖਿਨਰਜੀਆਗੁਣਗਾਹਕਇਕਵੰਨ॥ਭੁਖਿਆਭੁਖਨਉਤਰੈ
ਗਲੀਭੁਖਨਜਾਇ॥ਨਾਨਕਭੁਖਾਤਾਰਜੈਜਾਗੁਣਕਹਿਗੁਣੀਸਮਾਇ॥੨॥ਪਉੜੀ॥
ਵਿਣੁਸਚੇਸਭੁਕੂੜੁਕੂੜੁਕਮਾਈਐ॥ਵਿਣੁਸਚੇਕੂੜਿਆਰੁਬੰਨਿਚਲਾਈਐ॥ਵਿਣੁ
ਸਚੇਤਨੁਛਾਰੁਛਾਰੁਰਲਾਈਐ॥ਵਿਣੁਸਚੇਸਭਭੁਖਜਿਪੈਨੈਖਾਈਐ॥ਵਿਣੁਸਚੇਦਰਬ
ਾਰੁਕੂੜਿਨਪਾਈਐ॥ਕੂੜੈਲਾਲਚਿਲਗਿਮਹਲੁਖੁਆਈਐ॥ਸਭੁਜਗੁਠਗਿਓਠਗਿਆ
ਈਐਜਾਈਐ॥ਤਨਮਹਿਤ੍ਰਿਸਨਾਅਗਿਸਬਦਿਬੁਝਾਈਐ॥੧੯॥ਸਲੋਕੁਮ:੧ ॥
ਨਾਨਕਗੁਰੁਸੰਤੋਖੁਰੁਖੁਧਰਮੁਫੁਲੁਫਲਗਿਆਨੁ॥ਰਸਿਰਸਿਆਹਰਿਆਸਦਾਪਕੈਕਰਮ
ਿਧਿਆਨਿ॥ਪਤਿਕੇਸਾਦਖਾਦਾਲਹੈਦਾਨਾਕੈਸਿਰਿਦਾਨੁ॥੧॥ਮ:੧ ॥ਸੁਇਨੇਕਾਬਿਰਖੁ
ਪਤਪਰਵਾਲਾਫੁਲਜਵੇਹਰਲਾਲ॥ਤਿਤੁਫਲਰਤਨਲਗਹਿਮੁਖਿਭਾਖਿਤਹਿਰਦੈ
ਦੈਨਿਹਾਲੁ॥ਨਾਨਕਕਰਮੁਹੋਵੈਮੁਖਿਮਸਤਕਿਲਿਖਿਆਹੋਵੈਲੇਖੁ॥ਅਠਿਸਠਿਤੀਰਥ
ਗੁਰਕੀਚਰਣੀਪੂਜੈਸਦਾਵਿਸੇਖੁ॥ਹੰਸੁਹੇਤੁਲੋਭੁਕੋਪੁਚਾਰੇਨਦੀਆਅਗਿ॥ਪਵਹਿਦਝ
ਹਿਨਾਨਕਤਰੀਐਕਰਮੀਲਗਿ॥੨॥ਪਉੜੀ॥ ॥ਜੀਵਦਿਆਮਰੁਮਾਰਿਨਪਛੋਤਾ

ਈਐ॥ਝੂਠਾਇਹੁਸੰਸਾਰੁਕਿਨਿਸਮਝਾਈਐ॥ਸਚਿਨਧਰੇਪਿਆਰੁਧੰਧੈਧਾਈਐ॥ਕਾਲੁ
ਬੁਰਾਖੇਕਾਲੁਸਿਰਿਦੁਨੀਆਈਐ॥ਹੁਕਮੀਸਿਰਿਜੰਦਾਰੁਮਾਰੇਦਾਈਐ॥ਆਪੇਦੇਇਪਿਆ
ਰੁਮੰਨਿਵਸਾਈਐ॥ਮੁਹਤੁਨਚਸਾਵਿਲੰਮੁਭਰੀਐਪਾਈਐ॥ਗੁਰਪਰਸਾਦੀਬੁਝਿਸਚਿਸ
ਮਾਈਐ॥੨੦॥ਸਲੋਕੁਮ:੧ ॥ਤੁਮੀਤੁਮਾਵਿਸੁਅਕੁਧਤੂਰਾਨਿਮੁਫਲੁ॥ਮਨਿਮੁ
ਖਿਵਸਹਿਤਿਸੁਜਿਸੁਤੂੰਚਿਤਿਨਆਵਹੀ॥ਨਾਨਕਕਹੀਐਕਿਸੁਹੰਢਨਿਕਰਮਾਬਾਹਰੇ॥
੧॥ਮ:੧ ॥ਮਤਿਪੰਖੇਰੂਕਿਰਤੁਸਾਥਿਕਬਉਤਮਕਬਨੀਚ॥ਕਬਚੰਦਨਿਕਬਅਕਿੜ
ਿਕਬਉਚੀਪਰੀਤਿ॥ਨਾਨਕਹੁਕਮਿਚਲਾਈਐਸਾਹਿਬਲਗੀਰੀਤਿ॥੨॥ਪਉੜੀ
॥ਕੇਤੇਕਹਹਿਵਖਾਣਕਹਿਕਹਿਜਾਵਣਾ॥ਵੇਦਕਹਹਿਵਖਿਆਣਅੰਤੁਨਪਾਵਣਾ॥ਪ
ੜਿਐਨਾਹੀਭੇਦੁਬੁਝਿਐਪਾਵਣਾ॥ਖਟਦਰਸਨਕੈਭੇਖਿਕਿਸੈਸਚਿਸਮਾਵਣਾ॥ਸ
ਚਾਪੁਰਖੁਅਲਖੁਸਬਦਿਸੁਹਾਵਣਾ॥ਮੰਨੇਨਾਉਬਿਸੰਖਦਰਗਹਪਾਵਣਾ॥ਖਾਲਕ
ਕਉਆਦੇਸੁਢਾਢੀਗਾਵਣਾ॥ਨਾਨਕਜੁਗੁਜੁਗੁਏਕੁਮੰਨਿਵਸਾਵਣਾ॥੨੧॥ਸਲੋਕੁ
ਮਹਲਾ੨ ॥ਮੰਤ੍ਰੀਹੋਇਅਠੂਹਿਆਨਾਗੀਲਗੈਜਾਇ॥ਆਪਣਹਥੀਆਪਣੈਦੇ
ਕੂਚਾਆਪੇਲਾਇ॥ਹੁਕਮੁਪਇਆਧੁਰਿਖਸਮਕਾਅਤੀਹੂਧਕਾਖਾਇ॥ਗੁਰਮੁਖਿਸਿਉਮ
ਨਮੁਖੁਅੜੈਡੁਬੈਹਕਿਨਿਆਇ॥ਦੁਹਾਸਿਰਿਆਆਪੇਖਸਮੁਵੇਖੈਕਰਿਵਿਉਪਾਇ॥ਨਾ
ਨਕਏਵੈਜਾਣੀਐਸਭਕਿਛੁਤਿਸਹਿਰਜਾਇ॥੧॥ਮਹਲਾ੨ ॥ਨਾਨਕਪਰਖੇਆਪ
ਕਉਤਾਪਾਰਖੁਜਾਣੁ॥ਰੋਗੁਦਾਰੂਦੋਵੈਬੁਝੈਤਾਵੈਦੁਸੁਜਾਣੁ॥ਵਾਟਨਕਰਈਮਾਮਲਾਜਾਣੈ
ਮਿਹਮਾਣੁ॥ਮੂਲੁਜਾਣਿਗਲਾਕਰੇਹਾਣਿਲਾਏਹਾਣੁ॥ਲਬਿਨਚਲਈਸਚਿਰਹੈਸੋਵਿ
ਸਟੁਪਰਵਾਣੁ॥ਸਰੁਸੰਧੇਆਗਾਸਕਉਕਿਉਪਹੁਚੈਬਾਣੁ॥ਅਗੈਓਹੁਅਗੰਮੁਹੈਵਾਹੇਦ
ੜੁਜਾਣੁ॥੨॥ਪਉੜੀ॥ ॥ਨਾਰੀਪੁਰਖਪਿਆਰੁਪ੍ਰੇਮਿਸੀਗਾਰੀਆ॥ਕਰਨਿਭਗਤਿ
ਦਿਨੁਰਾਤਿਨਰਹਨੀਵਾਰੀਆ॥ਮਹਲਾਮੰਝਿਨਿਵਾਸੁਸਬਦਿਸਵਾਰੀਆ॥ਸਚੁਕਹਨਿ
ਅਰਦਾਸਿਸੇਵੇਚਾਰੀਆ॥ਸੋਹਨਿਖਸਮੈਪਾਸਿਹੁਕਮਿਸਿਧਾਰੀਆ॥ਸਖੀਕਹਨਿਅਰਦਾ
ਸਿਮਨਹੁਪਿਆਰੀਆ॥ਬਿਨੁਨਾਵੈਧ੍ਰਿਗੁਵਾਸੁਫਿਟੁਸੁਜੀਵਿਆ॥ਸਬਦਿਸਵਾਰੀਆਸੁ
ਅੰਮ੍ਰਿਤੁਪੀਵਿਆ॥੨੨॥ਸਲੋਕੁਮ:੧ ॥ਮਾਰੂਮੀਹਿਨਤ੍ਰਿਪਤਿਆਅਗੀਲ

ਹੈਨਭੁਖਾਰਾਜਾਰਾਜਿਨਤ੍ਰਿਪਤਿਆਸਾਇਰਭਰੇਕਿਸੁਕ॥ਨਾਨਕਸਚੇਨਾਮਕੀਕੇਤੀਪੁਛਾਪੁ
ਛੀਐ॥੧॥ਮਹਲਾ੨॥ ॥ਨਿਹਫਲੰਤਸਜਨਮਸਜਾਵਤੁਬ੍ਰਹਮਨਬਿੰਦਤੇ॥ਸਾਗਰੰਸੰ
ਸਾਰਸਿਗੁਰਪਰਸਾਦੀਤਰਹਿਕੇ॥ਕਰਣਕਾਰਣਸਮਰਥੁਹੈਕਹੁਨਾਨਕਬੀਚਾਰਿ॥ਕਾਰਣੁ
ਕਰਤੇਵਸਿਹੈਜਿਨਿਕਲਰਖੀਧਾਰਿ॥੨॥ਪਉੜੀ॥ ॥ਖਸਮੈਕੈਦਰਬਾਰਿਢਾਢੀਵ
ਸਿਆ॥ਸਚਾਖਸਮੁਕਲਾਣਿਕਮਲੁਵਿਗਸਿਆ॥ਖਸਮਹੁਪੂਰਾਪਾਇਮਨਹੁਰਹਸਿਆ
॥ਦੁਸਮਨਕਢੇਮਾਰਿਸਜਣਸਰਸਿਆ॥ਸਚਾਸਤਿਗੁਰੁਸੇਵਨਿਸਚਾਮਾਰਗੁਦਸਿਆ
॥ਸਚਾਸਬਦੁਬੀਚਾਰਿਕਾਲੁਵਿਧਉਸਿਆ॥ਢਾਢੀਕਥੇਅਕਥੁਸਬਦਿਸਵਾਰਿਆ
॥ਨਾਨਕਗੁਣਗਹਿਰਾਸਿਹਰਿਜੀਉਮਿਲੇਪਿਆਰਿਆ॥੨੩॥ਸਲੋਕੁਮ:੧ ॥
ਖਤਿਅਹੁਜੰਮੇਖਤੇਕਰਨਿਤਖਤਿਆਵਿਚਿਪਾਹਿ॥ਧੋਤੇਮੂਲਿਨਉਤਰਹਿਜੇਸਉਧੋਵਣ
ਪਾਹਿ॥ਨਾਨਕਬਖਸੇਬਖਸੀਅਹਿਨਾਹਿਤਪਾਹੀਪਾਹਿ॥੧॥ਮ:੧ ॥ਨਾਨਕਬੋਲਣੁਝ
ਖਣਾਦੁਖਛਡਿਮੰਗੀਅਹਿਸੁਖ॥ਸੁਖੁਦੁਖੁਦੁਇਦਰਿਕਪੜੇਪਹਿਰਹਿਜਾਇਮਨੁਖ
॥ਜਿਥੈਬੋਲਣਿਹਾਰੀਐਤਿਥੈਚੰਗੀਚੁਪ॥੨॥ਪਉੜੀ॥ ॥ਚਾਰੇਕੁੰਡਾਦੇਖਿਅੰਦ
ਰੁਭਾਲਿਆ॥ਸਚੈਪੁਰਖਿਅਲਖਿਸਿਰਜਿਨਿਹਾਲਿਆ॥ਉਝੜਿਭੁਲੇਰਾਹਗੁਰਿ
ਵੇਖਾਲਿਆ॥ਸਤਿਗੁਰਸਚੇਵਾਹੁਸਚੁਸਮਾਲਿਆ॥ਪਾਇਆਰਤਨੁਘਰਾਹੁਦੀਵਾਬ
ਾਲਿਆ॥ਸਚੈਸਬਦਿਸਲਾਹਿਸੁਖੀਏਸਚਵਾਲਿਆ॥ਨਿਡਰਿਆਡਰੁਲਗਿਗਰ
ਬਿਸਿਗਾਲਿਆ॥ਨਾਵਹੁਭੁਲਾਜਗੁਫਿਰੈਬੇਤਾਲਿਆ॥੨੪॥ਸਲੋਕੁਮ:੩
॥ਭੈਵਿਚਿਜੰਮੈਭੈਮਰੈਭੀਭਉਮਨਮਹਿਹੋਇ॥ਨਾਨਕਭੈਵਿਚਿਜੇਮਰੈਸਹਿਲਾਆ
ਇਆਸੋਇ॥੧॥ਮ:੩ ॥ਭੈਵਿਣੁਜੀਵੈਬਹੁਤੁਬਹੁਤੁਖੁਸੀਆਖੁਸੀਕਮਾਇ॥ਨਾਨਕ
ਭੈਵਿਣੁਜੇਮਰੈਮੁਹਿਕਾਲੈਉਠਿਜਾਇ॥੨॥ਪਉੜੀ॥ ॥ਸਤਿਗੁਰੁਹੋਇਦਇਆ
ਲੁਤਸਰਧਾਪੂਰੀਐ॥ਸਤਿਗੁਰੁਹੋਇਦਇਆਲੁਤਕਬਹੂੰਨਝੂਰੀਐ॥ਸਤਿਗੁਰੁਹੋਇਦ
ਇਆਲੁਤਾਦੁਖੁਨਜਾਣੀਐ॥ਸਤਿਗੁਰੁਹੋਇਦਇਆਲੁਤਾਹਰਿਰੰਗੁਮਾਣੀਐ॥ਸ
ਤਿਗੁਰੁਹੋਇਦਇਆਲੁਤਾਜਮਕਾਡਰੁਕੇਹਾ॥ਸਤਿਗੁਰੁਹੋਇਦਇਆਲੁਤਾਸਦਹੀਸੁਖੁਦੇ
ਹਾ॥ਸਤਿਗੁਰੁਹੋਇਦਇਆਲੁਤਾਨਵਨਿਧਿਪਾਈਐ॥ਸਤਿਗੁਰੁਹੋਇਦਇਆਲੁਤ

ਸਚਿਸਮਾਈਐ॥੨੫॥ਸਲੋਕੁਮ:੧ ॥ਸਿਰੁਖੋਹਾਇਪੀਅਹਿਮਲਵਾਣੀ
ਜੂਠਾਮੰਗਿਮੰਗਿਖਾਹੀ॥ਫੋਲਿਫਦੀਹਤਿਮੁਹਿਲੈਨਿਭੜਾਸਾਪਾਣੀਦੇਖਿਸਗਾਹੀ॥
ਭੇਡਾਵਾਗੀਸਿਰੁਖੁਹਾਇਨਿਭਰੀਅਨਿਹਥਸੁਆਹੀ॥ਮਾਊਪੀਊਕਿਰਤੁਗਵਾਇਨਿਟ
ਬਰੋਵਨਿਧਾਹੀ॥ਓਨਾਪਿੰਡੁਨਪਤਲਿਕਿਰਿਆਨਦੀਵਾਮੁਏਕਿਥਾਊਪਾਹੀ॥ਅ
ਠਸਠਿਤੀਰਥਦੇਨਿਨਢੋਈਬ੍ਰਹਮਣਅੰਨੁਨਖਾਹੀ॥ਸਦਾਕੁਚੀਲਰਹਹਿਦਿਨੁਰਾਤੀਮ
ਥੈਟਿਕੇਨਾਹੀ॥ਝੁੰਡੀਪਾਇਬਹਨਿਨਿਤਿਮਰਣੈਦੜਿਦੀਬਾਣਿਨਜਾਹੀ॥ਲਕੀਕਾ
ਸੇਹਥੀਫੁਮਣਅਗੋਪਿਛੀਜਾਹੀ॥ਨਾਓਇਜੋਗੀਨਾਓਇਜੰਗਮਨਾਓਇਕਾਜੀਮੁੰਲ
ਾ॥ਦਯਿਵਿਗੋਏਫਿਰਹਿਵਿਗੁਤੇਫਿਟਾਵਤੈਗਲਾ॥ਜੀਆਮਾਰਿਜੀਵਾਲੇਸੋਈ
ਅਵਰੁਨਕੋਈਰਖੈ॥ਦਾਨਹੁਤੈਇਸਨਾਨਹੁਵੰਜੇਭਸੁਪਈਸਿਰਿਖੁਥੈ॥ਪਾਣੀਵਿਚਹੁ
ਰਤਨਉਪੰਨੇਮੇਰੁਕੀਆਮਾਧਾਣੀ॥ਅਠਸਠਿਤੀਰਥਦੇਵੀਥਾਪੇਪੁਰਬੀਲਗੈਬਾਣੀ॥
ਨਾਇਨਿਵਾਜਾਨਾਤੈਪੂਜਾਨਾਵਨਿਸਦਾਸੁਜਾਣੀ॥ਮੁਇਆਜੀਵਦਿਆਗਤਿਹੋਵੈਜਾਂਸਿ
ਰਿਪਾਈਐਪਾਣੀ॥ਨਾਨਕਸਿਰਖੁਥੇਸੈਤਾਨੀਏਨਾਗਲਨਭਾਣੀ॥ਵੁਠੈਹੋਇਐਹੋਇ
ਬਿਲਾਵਲੁਜੀਆਜੁਗਤਿਸਮਾਣੀ॥ਵੁਠੈਅੰਨੁਕਮਾਦੁਕਪਾਹਾਸਭਸੈਪੜਦਾਹੋਵੈ
॥ਵੁਠੈਘਾਹੁਚਰਹਿਨਿਤਿਸੁਰਹੀਸਾਧਨਦਹੀਵਿਲੋਵੈ॥ਤਿਤੁਘਿਇਹੋਮਜਗਸਦਪੂ
ਜਾਪਇਐਕਾਰਜੁਸੋਹੈ॥ਗੁਰੂਸਮੁੰਦੁਨਦੀਸਭਿਸਿਖੀਨਾਤੈਜਿਤੁਵਡਿਆਈ॥ਨਾਨ
ਕਜੇਸਿਰਖੁਥੇਨਾਵਨਿਨਾਹੀਤਾਸਤਿਚਟੇਸਿਰਿਛਾਈ॥੧॥ਮ:੨ ॥ਅਗੀਪਾਲਾ
ਕਿਕਰੇਸੂਰਜਕੇਹੀਰਾਤਿ॥ਚੰਦਅਨੇਰਾਕਿਕਰੇਪਉਣਪਾਣੀਕਿਆਜਾਤਿ॥ਧਰਤੀਚੀ
ਜੀਕਿਕਰੇਜਿਸੁਵਿਚਿਸਭੁਕਿਛੁਹੋਇ॥ਨਾਨਕਤਾਪਤਿਜਾਣੀਐਜਾਪਤਿਰਖੈਸੋਇ
॥੨॥ਪਉੜੀ॥ ॥ਤੁਧੁਸਚੇਸੁਬਹਾਨੁਸਦਾਕਲਾਣਿਆ॥ਤੂੰਸਚਾਦੀਬਾਣੁਹੋਰਿਆ
ਵਣਜਾਣਿਆ॥ਸਚੁਜਿਮੰਗਹਿਦਾਨੁਸਿਤੁਧੈਜੇਹਿਆ॥ਸਚੁਤੇਰਾਫੁਰਮਾਨੁਸਬਦੇਸੋ
ਹਿਆ॥ਮੰਨਿਐਗਿਆਨੁਧਿਆਨੁਤੁਧੈਤੇਪਾਇਆ॥ਕਰਮਿਪਵੈਨੀਸਾਨੁਨਚਲੈਚ
ਲਾਇਆ॥ਤੂੰਸਚਾਦਾਤਾਰੁਨਿਤਦੇਵਹਿਚੜਹਿਸਵਾਇਆ॥ਨਾਨਕੁਮੰਗੈਦਾਨੁਜੋਤੁ
ਧੁਭਾਇਆ॥੨੬॥ਸਲੋਕੁਮ:੨ ॥ਦੀਖਿਆਆਖਿਬੁਝਾਇਆਸਿਫਤੀ

ਸਾਚਿਸਮੇਉ॥ਤਿਨਕਉਕਿਆਉਪਦੇਸੀਐਜਿਨਗੁਰੁਨਾਨਕਦੇਉ॥੧॥ਮਃ੧॥ਆਪਿ
ਬੁਝਾਏਸੋਈਬੂਝੈ॥ਜਿਸੁਆਪਿਸੁਝਾਏਤਿਸੁਸਭੁਕਿਛੁਸੂਝੈ॥ਕਹਿਕਹਿਕਥਨਾਮਾ
ਇਆਲੂਝੈ॥ਹੁਕਮੀਸਗਲਕਰੇਆਕਾਰ॥ਆਪੇਜਾਣੈਸਰਬਵੀਚਾਰ॥ਅਖਰਨਾ
ਨਕਅਖਿਓਆਪਿ॥ਲਹੈਭਰਾਤਿਹੋਵੈਜਿਸੁਦਾਤਿ॥੨॥ਪਉੜੀ॥ ਹਉ
ਢਾਢੀਵੇਕਾਰੁਕਾਰੈਲਾਇਆ॥ਰਾਤਿਦਿਹੈਕੈਵਾਰਧੁਰਹੁਫੁਰਮਾਇਆ॥ਢਾਢੀਸ
ਚੈਮਹਲਿਖਸਮਿਬੁਲਾਇਆ॥ਸਚੀਸਿਫਤਿਸਾਲਾਹਕਪੜਾਪਾਇਆ॥ਸਚ
ਅੰਮ੍ਰਿਤਨਾਮੁਭੋਜਨੁਆਇਆ॥ਗੁਰਮਤੀਖਾਧਾਰਜਿਤਿਨਿਸੁਖੁਪਾਇਆ॥ਢਾਢੀ
ਕਰੇਪਸਾਉਸਬਦੁਵਜਾਇਆ॥ਨਾਨਕਸਚੁਸਾਲਾਹਿਪੂਰਾਪਾਇਆ॥੨੭॥ਸੁਧੁ

ਰਾਗੁਗਉੜੀਗੁਆਰੇਰੀਮਹਲਾ੧
ਚਉਪਦੇਦੁਪਦੇ॥ ੧ੴਸਤਿਨਾਮੁਕਰਤਾਪੁਰਖੁਨਿਰਭਉਨਿਰਵੈਰੁ॥
ਅਕਾਲਮੂਰਤਿਅਜੂਨੀਸੈਭੰਗੁਰਪ੍ਰਸਾਦਿ॥

ਭਉਮੁਚੁਭਾਰਾਵਡਾਤੋਲੁ॥ਮਨਮਤਿਹਉਲੀਬੋਲੇਬੋਲੁ॥ਸਿਰਿਧਰਿਚਲੀਐਸਹੀ
ਐਭਾਰੁ॥ਨਦਰੀਕਰਮੀਗੁਰਬੀਚਾਰੁ॥੧॥ਭੈਬਿਨੁਕੋਇਨਲੰਘਸਿਪਾਰਿ॥ਭੈਭਉਰ
ਖਿਆਭਾਇਸਵਾਰਿ॥੧॥ਰਹਾਉ॥ਭੈਤਨਿਅਗਨਿਭਖੈਭੈਨਾਲਿ॥ਭੈਭਉਘੜੀਐ
ਸਬਦਿਸਵਾਰਿ॥ਭੈਬਿਨੁਘਾੜਤਕਚੁਨਿਕਚ॥ਅੰਧਾਸਚਾਅੰਧੀਸਟ॥੨॥ਬੁਧੀਬਾ
ਜੀਉਪਜੈਚਾਉ॥ਸਹਸਸਿਆਣਪਪਵੈਨਤਾਉ॥ਨਾਨਕਮਨਮੁਖਿਬੋਲਣੁਵਾਉ॥
ਅੰਧਾਅਖਰੁਵਾਉਦੁਆਉ॥੩॥੧॥ਗਉੜੀਮਹਲਾ੧ ॥ਡਰਿਘਰੁਘ
ਰਿਡਰੁਡਰਿਡਰੁਜਾਇ॥ਸੋਡਰੁਕੇਹਾਜਿਤੁਡਰਿਡਰੁਪਾਇ॥ਤੁਧੁਬਿਨੁਦੂਜੀਨਾਹੀਜਾ
ਇ॥ਜੋਕਿਛੁਵਰਤੈਸਭਤੇਰੀਰਜਾਇ॥੧॥ਡਰੀਐਜੇਡਰੁਹੋਵੈਹੋਰੁ॥ਡਰਿਡਰਿਡਰ
ਣਾਮਨਕਾਸੋਰੁ॥੧॥ਰਹਾਉ॥ਨਾਜੀਉਮਰੈਨਡੂਬੈਤਰੈ॥ਜਿਨਿਕਿਛੁਕੀਆਸੋਕਿਛੁ

ਕਰੈ॥ਹੁਕਮੇਆਵੈਹੁਕਮੇਜਾਇ॥ਆਗੈਪਾਛੈਹੁਕਮਿਸਮਾਇ॥੨॥ਹੰਸੁਹੇਤੁਆਸਾਅ
ਸਮਾਨੁ॥ਤਿਸੁਵਿਚਿਭੂਖਬਹੁਤੁਨੈਸਾਨੁ॥ਭਉਖਾਣਾਪੀਣਾਆਧਾਰੁ॥ਵਿਣੁਖਾਧੇਮਰਿ
ਹੋਹਿਗਵਾਰ॥੩॥ਜਿਸਕਾਕੋਇਕੋਈਕੋਇਕੋਇ॥ਸਭੁਕੋਤੇਰਾਤੂੰਸਭਨਾਕਾਸੋਇ॥ਜਾ
ਕੇਜੀਅਜੰਤਧਨੁਮਾਲੁ॥ਨਾਨਕਆਖਣੁਬਿਖਮੁਬੀਚਾਰੁ॥੪॥੨॥ਗਉੜੀਮਹਲਾ
੧ ॥ਮਾਤਾਮਤਿਪਿਤਾਸੰਤੋਖੁ॥ਸਤੁਭਾਈਕਰਿਏਹੁਵਿਸੇਖੁ॥੧॥ਕਹਣਾਹੈ
ਕਿਛੁਕਹਣੁਨਜਾਇ॥ਤਉਕੁਦਰਤਿਕੀਮਤਿਨਹੀਪਾਇ॥੧॥ਰਹਾਉ॥ਸਰਮਸੁਰ
ਤਿਦੁਇਸਸੁਰਭਏ॥ਕਰਣੀਕਾਮਣਿਕਰਿਮਨਲਏ॥੨॥ਸਾਹਾਸੰਜੋਗੁਵੀਆਹੁਵਿ
ਜੋਗੁ॥ਸਚੁਸੰਤਤਿਕਹੁਨਾਨਕਜੋਗੁ॥੩॥੩॥ਗਉੜੀਮਹਲਾ੧ ॥ਪਉਣੈ
ਪਾਣੀਅਗਨੀਕਾਮੇਲੁ॥ਚੰਚਲਚਪਲਬੁਧਿਕਾਖੇਲੁ॥ਨਉਦਰਵਾਜੇਦਸਵਾਦੁ
ਆਰੁ॥ਬੁਝੁਰੇਗਿਆਨੀਏਹੁਬੀਚਾਰੁ॥੧॥ਕਥਤਾਬਕਤਾਸੁਨਤਾਸੋਈ॥ਆਪੁਬੀਚਾ
ਰੇਸੁਗਿਆਨੀਹੋਈ॥੧॥ਰਹਾਉ॥ਦੇਹੀਮਾਟੀਬੋਲੈਪਉਣੁ॥ਬੁਝੁਰੇਗਿਆਨੀਮੂਆਹੈ
ਕਉਣੁ॥ਮੂਈਸੁਰਤਿਬਾਦੁਅਹੰਕਾਰੁ॥ਓਹੁਨਮੂਆਜੋਦੇਖਣਹਾਰੁ॥੨॥ਜੈਕਾਰਣਿ
ਤਟਤੀਰਥਜਾਹੀ॥ਰਤਨਪਦਾਰਥਘਟਹੀਮਾਹੀ॥ਪੜਿਪੜਿਪੰਡਿਤੁਬਾਦੁਵਖਾਣੈ॥
ਭੀਤਰਿਹੋਦੀਵਸਤੁਨਜਾਣੈ॥੩॥ਹਉਨਮੂਆਮੇਰੀਮੁਈਬਲਾਇ॥ਓਹੁਨਮੂਆ
ਜੋਰਹਿਆਸਮਾਇ॥ਕਹੁਨਾਨਕਗੁਰਿਬ੍ਰਹਮੁਦਿਖਾਇਆ॥ਮਰਤਾਜਾਤਾਨਦਰਿਨ
ਆਇਆ॥੪॥੪॥ਗਉੜੀਮਹਲਾ੧ ਦਖਣੀ॥ ॥ਸੁਣਿਸੁਣਿਬੂਝੈਮੰ
ਨੈਨਾਉ॥ਤਾਕੈਸਦਬਲਿਹਾਰੈਜਾਉ॥ਆਪਿਭੁਲਾਏਠਉਰਨਠਾਉ॥ਤੂੰਸਮਝਾਵ
ਹਿਮੇਲਿਮਿਲਾਉ॥੧॥ਨਾਮੁਮਿਲੈਚਲੈਮੈਨਾਲਿ॥ਬਿਨੁਨਾਵੈਬਾਧੀਸਭਕਾਲਿ
॥੧॥ਰਹਾਉ॥ਖੇਤੀਵਣਜੁਨਾਵੈਕੀਓਟ॥ਪਾਪੁਪੁੰਨੁਬੀਜਕੀਪੋਟ॥ਕਾਮੁਕ੍ਰੋਧੁਜੀ
ਅਮਹਿਚੋਟ॥ਨਾਮੁਵਿਸਾਰਿਚਲੇਮਨਿਖੋਟ॥੨॥ਸਾਚੇਗੁਰਕੀਸਾਚੀਸੀਖ॥ਤਨੁ
ਮਨੁਸੀਤਲੁਸਾਚੁਪਰੀਖ॥ਜਲਪੁਰਾਇਨਿਰਸਕਮਲਪਰੀਖ॥ਸਬਦਿਰਤੇਮੀਠੇ
ਰਸਈਖ॥੩॥ਹੁਕਮਿਸੰਜੋਗੀਗੜਿਦਸਦੁਆਰ॥ਪੰਚਵਸਹਿਮਿਲਿਜੋਤਿਅਪਾ
ਰ॥ਆਪਿਤੁਲੈਆਪੇਵਣਜਾਰ॥ਨਾਨਕਨਾਮਿਸਵਾਰਣਹਾਰ॥੪॥੫॥ਗਉੜੀਮ

ਰਹਾਉ ੧ ॥ ਜਾਤੋਜਾਇਕਹਾਤੇਆਵੈ ॥ ਕਹਉਪਜੈਕਹਜਾਇਸਮਾਵੈ ॥
ਕਿਉਬਾਧਿਓਕਿਉਮੁਕਤੀਪਾਵੈ ॥ ਕਿਉਅਬਿਨਾਸੀਸਹਜਿਸਮਾਵੈ ॥੧॥
ਨਾਮੁਰਿਦੈਅੰਮ੍ਰਿਤੁਮੁਖਿਨਾਮੁ ॥ ਨਰਹਰਨਾਮੁਨਰਹਰਨਿਹਕਾਮੁ ॥੧॥ ਰਹਾਉ ॥ ਸਹਜੇਆਵੈਸਹ
ਜੇਜਾਇ ॥ ਮਨਤੇਉਪਜੈਮਨਮਾਹਿਸਮਾਇ ॥ ਗੁਰਮੁਖਿਮੁਕਤੋਬੰਧੁਨਪਾਇ ॥ ਸਬਦੁਬੀਚ
ਰਿਛੂਟੈਹਰਿਨਾਇ ॥੨॥ ਤਰਵਰਪੰਖੀਬਹੁਨਿਸਿਬਾਸੁ ॥ ਸੁਖਦੁਖੀਆਮਨਿਮੋਹਵਿਣਾ
ਸੁ ॥ ਸਾਝਬਿਹਾਗਤਕਹਿਆਗਾਸੁ ॥ ਦਹਦਿਸਿਧਾਵਹਿਕਰਮਿਲਿਖਿਆਸੁ ॥੩॥ ਨਾਮ
ਸੰਜੋਗੀਗੋਇਲਿਥਾਟੁ ॥ ਕਾਮਕ੍ਰੋਧਫੂਟੈਬਿਖੁਮਾਟੁ ॥ ਬਿਨੁਵਖਰਸੂਨੋਘਰੁਹਾਟੁ ॥ ਗੁ
ਰਮਿਲਿਖੋਲੇਬਜਰਕਪਾਟ ॥੪॥ ਸਾਧੁਮਿਲੈਪੂਰਬਸੰਜੋਗ ॥ ਸਚਿਰਹਸੇਪੂਰੇਹਰਿਲੋ
ਗ ॥ ਮਨੁਤਨੁਦੇਲੈਸਹਜਿਸੁਭਾਇ ॥ ਨਾਨਕਤਿਨਕੈਲਾਗਉਪਾਇ ॥੫॥੬॥ ਗਉੜੀ
ਮਹਲਾ ੧ ॥ ਕਾਮੁਕ੍ਰੋਧੁਮਾਇਆਮਹਿਚੀਤੁ ॥ ਝੂਠਵਿਕਾਰਿਜਾਗੈਹਿਤਚੀਤੁ ॥
ਪੂੰਜੀਪਾਪਲੋਭਕੀਕੀਤੁ ॥ ਤਰੁਤਾਰੀਮਨਿਨਾਮੁਸੁਚੀਤੁ ॥੧॥ ਵਾਹੁਵਾਹੁਸਾਚੇਮੈਤੇਰੀ
ਟੇਕ ॥ ਹਉਪਾਪੀਤੂੰਨਿਰਮਲੁਏਕ ॥੧॥ ਰਹਾਉ ॥ ਅਗਨਿਪਾਣੀਬੋਲੈਭੜਵਾਉ ॥ ਜਿਹ
ਵਾਇੰਦ੍ਰੀਇਕਸੁਆਉ ॥ ਦਿਸਟਿਵਿਕਾਰੀਨਾਹੀਭਉਭਾਉ ॥ ਆਪੁਮਾਰੇਤਾਪਾਏਨਾਉ ॥
੨॥ ਸਬਦਿਮਰੈਫਿਰਿਮਰਣੁਨਹੋਇ ॥ ਬਿਨੁਮੂਏਕਿਉਪੂਰਾਹੋਇ ॥ ਪਰਪੰਚਿਵਿਆਪਿ
ਰਹਿਆਮਨੁਦੋਇ ॥ ਥਿਰੁਨਾਰਾਇਣੁਕਰੇਸੁਹੋਇ ॥੩॥ ਬੋਹਿਥਿਚੜਉਜਾਆਵੈਵਾਰੁ ॥
ਠਾਕੇਬੋਹਿਥਦਰਗਹਮਾਰ ॥ ਸਚੁਸਾਲਾਹੀਧੰਨੁਗੁਰਦੁਆਰੁ ॥ ਨਾਨਕਦਰਿਘਰਿਏਕੰਕਾ
ਰੁ ॥੪॥੭॥ ਗਉੜੀਮਹਲਾ ੧ ॥ ਉਲਟਿਓਕਮਲੁਬ੍ਰਹਮੁਬੀਚਾਰਿ ॥ ਅੰਮ੍ਰਿ
ਤਧਾਰਗਗਨਿਦਸਦੁਆਰਿ ॥ ਤ੍ਰਿਭਵਣੁਬੇਧਿਆਆਪਿਮੁਰਾਰਿ ॥੧॥ ਰੇਮਨਮੇਰੇਭਰਮੁ
ਨਕੀਜੈ ॥ ਮਨਿਮਾਨਿਐਅੰਮ੍ਰਿਤਰਸੁਪੀਜੈ ॥੧॥ ਰਹਾਉ ॥ ਜਨਮੁਜੀਤਿਮਰਣਿਮਨੁਮਾਨਿ
ਆ ॥ ਆਪਿਮੂਆਮਨੁਮਨਤੇਜਾਨਿਆ ॥ ਨਜਰਿਭਈਘਰੁਘਰਤੇਜਾਨਿਆ ॥੨॥ ਜਤੁਸ
ਤੁਤੀਰਥੁਮਜਨੁਨਾਮਿ ॥ ਅਧਿਕਬਿਥਾਰੁਕਰਉਕਿਸੁਕਾਮਿ ॥ ਨਰਨਾਰਾਇਣਅੰਤਰਜਾ
ਮਿ ॥੩॥ ਆਨਮਨਉਤਉਪਰਘਰਜਾਉ ॥ ਕਿਸੁਜਾਚਉਨਾਹੀਕੋਥਾਉ ॥ ਨਾਨਕਗੁਰਮਤਿ
ਸਹਜਿਸਮਾਉ ॥੪॥੮॥ ਗਉੜੀਮਹਲਾ ੧ ॥ ਸਤਿਗੁਰੁਮਿਲੈਸੁਮਰਣੁਦਿ

ਖਾਏ ॥ ਮਰਣੁਰਹਣੁਰਸੁਅੰਤਰਿਭਾਏ ॥ ਗਰਬੁਨਿਵਾਰਿਗਗਨਪੁਰੁਪਾਏ ॥੧॥ ਮਰਣੁਲਿ
ਖਾਇਆਏਨਹੀਰਹਣਾ ॥ ਹਰਿਜਪਿਜਾਪਿਰਹਣੁਹਰਿਸਰਣਾ ॥੧॥ ਰਹਾਉ ॥ ਸਤਿਗੁਰੁ
ਮਿਲੈਤਦੁਬਿਧਾਭਾਗੈ ॥ ਕਮਲੁਬਿਗਾਸਿਮਨੁਹਰਿਪ੍ਰਭਲਾਗੈ ॥ ਜੀਵਤੁਮਰੈਮਹਾਰਸੁਆ
ਗੈ ॥੨॥ ਸਤਿਗੁਰਿਮਿਲਿਐਸਚਸੰਜਮਿਸੂਚਾ ॥ ਗੁਰਕੀਪਉੜੀਊਚੋਊਚਾ ॥ ਕਰਮਿਮਿ
ਲੈਜਮਕਾਭਉਮੂਚਾ ॥੩॥ ਗੁਰਿਮਿਲਿਐਮਿਲਿਅੰਕਿਸਮਾਇਆ ॥ ਕਰਿਕਿਰਪਾਘਰੁ
ਮਹਲੁਦਿਖਾਇਆ ॥ ਨਾਨਕਹਉਮੈਮਾਰਿਮਿਲਾਇਆ ॥੪॥੯॥ ਗਉੜੀਮਹਲਾ ੧ ॥
ਕਿਰਤੁਪਇਆਨਹਮੇਟੈਕੋਇ ॥ ਕਿਆਜਾਣਾਕਿਆਆਗੈਹੋਇ ॥ ਜੋਤਿਸੁਭਾਣਾਸੋਈ
ਹੂਆ ॥ ਅਵਰੁਨਕਰਣੈਵਾਲਾਦੂਆ ॥੧॥ ਨਾਜਾਣਾਕਰਮਕੇਵਡਤੇਰੀਦਾਤਿ ॥ ਕਰਮੁਧ
ਰਮੁਤੇਰੇਨਾਮਕੀਜਾਤਿ ॥੧॥ ਰਹਾਉ ॥ ਤੂਏਵਡੁਦਾਤਾਦੇਵਣਹਾਰੁ ॥ ਤੋਟਿਨਾਹੀਤੁਧੁਭਗਤਿ
ਭੰਡਾਰ ॥ ਕੀਆਗਰਬੁਨਆਵੈਰਾਸਿ ॥ ਜੀਉਪਿੰਡੁਸਭੁਤੇਰੈਪਾਸਿ ॥੨॥ ਤੂਮਾਰਿਜੀਵਾਲ
ਹਿਬਖਸਿਮਿਲਾਇ ॥ ਜਿਉਭਾਵੀਤਿਉਨਾਮੁਜਪਾਇ ॥ ਤੂੰਦਾਨਾਬੀਨਾਸਾਚਾਸਿਰਿਮੇਰੈ ॥ ਗੁ
ਰਮਤਿਦੇਇਭਰੋਸੈਤੇਰੈ ॥੩॥ ਤਨਮਹਿਮੈਲੁਨਾਹੀਮਨੁਰਾਤਾ ॥ ਗੁਰਬਚਨੀਸਚੁਸਬਦਿਪ
ਛਾਤਾ ॥ ਤੇਰਾਤਾਣੁਨਾਮਕੀਵਡਿਆਈ ॥ ਨਾਨਕਰਹਣਾਭਗਤਿਸਰਣਾਈ ॥੪॥੧੦॥ ਗ
ਉੜੀਮਹਲਾ ੧ ॥ ਜਿਨਿਅਕਥੁਕਹਾਇਆ ॥ ਅਪਿਉਪੀਆਇਆ ॥ ਅਨਭੈਵਿ
ਸਰੇਨਾਮਿਸਮਾਇਆ ॥੧॥ ਕਿਆਡਰੀਐਡਰੁਡਰਹਿਸਮਾਨਾ ॥ ਪੂਰੇਗੁਰਕੈਸਬਦਿਪਛਾਨਾ
॥੧॥ ਰਹਾਉ ॥ ਜਿਸੁਨਰਰਾਮੁਰਿਦੈਹਰਿਰਾਸਿ ॥ ਸਹਜਿਸੁਭਾਇਮਿਲੇਸਾਬਾਸਿ ॥੨॥ ਜਾ
ਹਿਸਵਾਰੈਸਾਝਬਿਆਲ ॥ ਇਤਉਤਮਨਮੁਖਬਾਧੇਕਾਲ ॥੩॥ ਅਹਿਨਿਸਿਰਾਮੁਰਿਦੈ
ਸੇਪੂਰੇ ॥ ਨਾਨਕਰਾਮਮਿਲੇਭ੍ਰਮਦੂਰੇ ॥੪॥੧੧॥ ਗਉੜੀਮਹਲਾ ੧ ॥ ਜਨਮਿਮਰੈ
ਤ੍ਰੈਗੁਣਹਿਤਕਾਰੁ ॥ ਚਾਰੇਬੇਦਕਥਹਿਆਕਾਰੁ ॥ ਤੀਨਿਅਵਸਥਾਕਹਹਿਵਖਿਆਨੁ ॥
ਤੁਰੀਆਵਸਥਾਸਤਿਗੁਰਤੇਹਰਿਜਾਨੁ ॥੧॥ ਰਾਮਭਗਤਿਗੁਰਸੇਵਾਤਰਣਾ ॥ ਬਾਹੁੜਿਜ
ਨਮੁਨਹੋਇਹੈਮਰਣਾ ॥੧॥ ਰਹਾਉ ॥ ਚਾਰਿਪਦਾਰਥਕਹੈਸਭੁਕੋਈ ॥ ਸਿੰਮ੍ਰਿਤਿਸਾਸਤਪੰ
ਡਿਤਮੁਖਿਸੋਈ ॥ ਬਿਨੁਗੁਰਅਰਥੁਬੀਚਾਰੁਨਪਾਇਆ ॥ ਮੁਕਤਿਪਦਾਰਥੁਭਗਤਿਹ
ਰਿਪਾਇਆ ॥੨॥ ਜਾਕੈਹਿਰਦੈਵਸਿਆਹਰਿਸੋਈ ॥ ਗੁਰਮੁਖਿਭਗਤਿਪਰਾਪਤਿਹੋਈ ॥

ਹਰਿਕੀਗਤਿਮੁਕਤਿਆਨੰਦੁ॥ਗੁਰਮਤਿਪਾਇਐਪਰਮਾਨੰਦੁ॥੩॥ਜਿਨਿਪਾਇਆਗੁਰਿਦੇ
ਖਿਦਿਖਾਇਆ॥ਆਸਾਮਾਹਿਨਿਰਾਸੁਬੁਝਾਇਆ॥ਦੀਨਾਨਾਥੁਸਰਬਸੁਖਦਾਤਾ॥ਨਾਨਕ
ਹਰਿਚਰਣੀਮਨੁਰਾਤਾ॥੪॥੧੩॥ਗਉੜੀਚੇਤੀਮਹਲਾ ੧ ॥ਅੰਮ੍ਰਿਤਕਾਇਆ
ਰਹੈਸੁਖਾਲੀਬਾਜੀਇਹੁਸੰਸਾਰੋ॥ਲਬੁਲੋਭੁਮੁਚੁਕੂੜੁਕਮਾਵਹਿਬਹੁਤੁਉਠਾਵਹਿ
ਭਾਰੋ॥ਤੂੰਕਾਇਆਮੈਰੁਲਦੀਦੇਖੀਜਿਉਧਰਉਪਰਿਛਾਰੋ॥੧॥ਸੁਣਿਸੁਣਿਸਿਖਹ
ਮਾਰੀ॥ਸੁਕ੍ਰਿਤੁਕੀਤਾਰਹਸੀਮੇਰੇਜੀਅੜੇਬਹੁੜਿਨਆਵੈਵਾਰੀ॥੧॥ਰਹਾਉ॥ਹਉਤੁਧੁ
ਆਖਾਮੇਰੀਕਾਇਆਤੂੰਸੁਣਿਸਿਖਹਮਾਰੀ॥ਨਿੰਦਾਚਿੰਦਾਕਰਹਿਪਰਾਈਝੂਠੀਲਾਇਤ
ਬਾਰੀ॥ਵੇਲਿਪਰਾਈਜੋਹਹਿਜੀਅੜੇਕਰਹਿਚੋਰੀਬੁਰਿਆਰੀ॥ਹੰਸੁਚਲਿਆਤੂੰਪਿ
ਛੈਰਹੀਏਹਿਛੁਟੜਿਹੋਈਅਹਿਨਾਰੀ॥੨॥ਤੂੰਕਾਇਆਰਹੀਅਹਿਸੁਪਨੰਤਰਿਤੁਧੁਕਿ
ਆਕਰਮਕਮਾਇਆ॥ਕਰਿਚੋਰੀਮੈਜਾਕਿਛੁਲੀਆਤਾਮਨਿਭਲਾਭਾਇਆ॥ਹਲ
ਤਿਨਸੋਭਾਪਲਤਿਨਢੋਈਅਹਿਲਾਜਨਮੁਗਵਾਇਆ॥੩॥ਹਉਖਰੀਦੁਹੇਲੀਹੋਈ
ਬਾਬਾਨਾਨਕਮੇਰੀਬਾਤਨਪੁਛੈਕੋਈ॥੧॥ਰਹਾਉ॥ਤਾਜੀਤੁਰਕੀਸੁਇਨਾਰੁਪਾਕਪੜਕੇਰੇ
ਭਾਰਾ॥ਕਿਸਹੀਨਾਲਿਨਚਲੇਨਾਨਕਝੜਿਝੜਿਪਏਗਵਾਰਾ॥ਕੂਜਾਮੇਵਾਮੈਸਭਕਿਛੁ
ਚਾਖਿਆਇਕੁਅੰਮ੍ਰਿਤੁਨਾਮੁਤੁਮਾਰਾ॥੪॥ਦੇਦੇਨੀਵਦਿਵਾਲਉਸਾਰੀਭਸਮੰਦਰ
ਕੀਢੇਰੀ॥ਸੰਚੇਸੰਚਿਨਦੇਈਕਿਸਹੀਅੰਧੁਜਾਣੈਸਭਮੇਰੀ॥ਸੋਇਨਲੰਕਾਸੋਇਨਮਾ
ੜੀਸੰਪੈਕਿਸੈਨਕੇਰੀ॥੫॥ਸੁਣਿਮੂਰਖਮੰਨਅਜਾਣਾ॥ਹੋਗੁਤਿਸੈਕਾਭਾਣਾ॥੧॥ਰਹਾ
ਉ॥ਸਾਹੁਹਮਾਰਾਠਾਕੁਰੁਭਾਰਾਹਮਤਿਸਕੇਵਣਜਾਰੇ॥ਜੀਉਪਿੰਡੁਸਭਰਾਸਿਤਿਸੈਕੀਮਾ
ਰਿਆਪੇਜੀਵਾਲੇ॥੬॥੧॥੧੩॥ਗਉੜੀਚੇਤੀਮਹਲਾ ੧ ॥ਅਵਰਿਪੰਚਹਮ
ਏਕਜਨਾਕਿਉਰਾਖਉਘਰਬਾਰੁਮਨਾ॥ਮਾਰਹਿਲੂਟਹਿਨੀਤਨੀਤਕਿਸੁਆਗੈਕਰੀਪੁ
ਕਾਰਜਨਾ॥੧॥ਸ੍ਰੀਰਾਮਨਾਮਾਉਚਰੁਮਨਾ॥ਆਗੈਜਮਦਲੁਬਿਖਮੁਘਨਾ॥੧॥ਰਹਾਉ॥
ਉਸਾਰਿਮੜੋਲੀਰਾਖੈਦੁਆਰਾਭੀਤਰਿਬੈਠੀਸਾਧਨਾ॥ਅੰਮ੍ਰਿਤਕੇਲਕਰੇਨਿਤਕਾਮਣਿ
ਅਵਰਿਲੁਟੇਨਿਸੁਪੰਚਜਨਾ॥੨॥ਢਾਹਿਮੜੋਲੀਲੂਟਿਆਦੇਹੁਰਾਸਾਧਨਪਕੜੀਏ
ਕਜਨਾ॥ਜਮਡੰਡਾਗਲਿਸੰਗਲੁਪੜਿਆਭਾਗਿਗਏਸੇਪੰਚਜਨਾ॥੩॥ਕਾਮਣਿਲੋ

ੜੈਸੁਇਨਾਰੁਪਾਮਿਤ੍ਰਲੁੜੇਨਿਸੁਖਾਧਾਤੇ॥ਨਾਨਕਪਾਪਕਰੇਤਿਨਕਾਰਣਿਜਾਸੀਜਮਪੁਰਿ
ਬਾਧਾਤੇ॥੪॥੨॥੧੪॥ਗਉੜੀਚੇਤੀਮਹਲਾ ੧ ॥ਮੁੰਦ੍ਰਾਤੇਘਟਭੀਤਰਿਮੁੰ
ਦ੍ਰਾਕਾਂਇਆਕੀਜੈਖਿੰਥਾਤਾ॥ਪੰਚਚੇਲੇਵਸਿਕੀਜਹਿਰਾਵਲਇਹੁਮਨੁਕੀਜੈਡੰਡਾ
ਤਾ॥੧॥ਜੋਗਜੁਗਤਿਇਵਪਾਵਸਿਤਾ॥ਏਕੁਸਬਦੁਦੂਜਾਹੋਰੁਨਾਸਤਿਕੰਦਮੂਲਿਮਨੁ
ਲਾਵਸਿਤਾ॥੧॥ਰਹਾਉ॥ਮੂੰਡਿਮੁੰਡਾਇਐਜੇਗੁਰੁਪਾਈਐਹਮਗੁਰੁਕੀਨੀਗੰਗਾਤਾ
॥ਤ੍ਰਿਭਵਣਤਾਰਣਹਾਰੁਸੁਆਮੀਏਕੁਨਚੇਤਸਿਅੰਧਾਤਾ॥੨॥ਕਰਿਪਟੰਬੁਗਲੀ
ਮਨੁਲਾਵਸਿਸੰਸਾਮੂਲਿਨਜਾਵਸਿਤਾ॥ਏਕਸੁਚਰਣੀਜੇਚਿਤੁਲਾਵਹਿਲਬਿਲੋ
ਭਿਕੀਧਾਵਸਿਤਾ॥੩॥ਜਪਸਿਨਿਰੰਜਨੁਰਚਸਿਮਨਾ॥ਕਾਹੇਬੋਲਹਿਜੋਗੀਕਪਟੁਘ
ਨਾ॥੧॥ਰਹਾਉ॥ਕਾਇਆਕਮਲੀਹੰਸੁਇਆਣਾਮੇਰੀਮੇਰੀਕਰਤਬਿਹਾਣੀਤਾ॥ਪ੍ਰ
ਣਵਤਿਨਾਨਕੁਨਾਗੀਦਾਝੈਫਿਰਿਪਾਛੈਪਛੁਤਾਣੀਤਾ॥੪॥੩॥੧੫॥ਗਉੜੀਚੇਤੀ
ਮਹਲਾ ੧ ॥ਅਉਖਧਮੰਤ੍ਰਮੂਲੁਮਨਏਕੈਜੇਕਰਿਦ੍ਰਿੜੁਚਿਤੁਕੀਜੈਰੇ॥ਜ
ਨਮਜਨਮਕੇਪਾਪਕਰਮਕੇਕਾਟਨਹਾਰਾਲੀਜੈਰੇ॥੧॥ਮਨਏਕੋਸਾਹਿਬੁਭਾਈਰੇ॥ਤੇਰੇ
ਤੀਨਿਗੁਣਾਸੰਸਾਰਿਸਮਾਵਹਿਅਲਖੁਨਲਖਣਾਜਾਈਰੇ॥੧॥ਰਹਾਉ॥ਸਕਰਖੰ
ਡੁਮਾਇਆਤਨਿਮੀਠੀਹਮਤਉਪੰਡਉਚਾਈਰੇ॥ਰਾਤਿਅਨੇਰੀਸੂਝਸਿਨਾਹੀਲ
ਜੁਟੂਕਸਿਮੂਸਾਭਾਈਰੇ॥੨॥ਮਨਮੁਖਿਕਰਹਿਤੇਤਾਦੁਖੁਲਾਗੈਗੁਰਮੁਖਿਮਿਲੈਵਡਾ
ਈਰੇ॥ਜੋਤਿਨਿਕੀਆਸੋਈਹੋਆਕਿਰਤੁਨਮੇਟਿਆਜਾਈਰੇ॥੩॥ਸੁਭਰਭਰੇਨਹੋਵਹਿਊਣੇ
ਜੋਰਾਤੇਰੰਗੁਲਾਈਰੇ॥ਤਿਨਕੀਪੰਕਹੋਵੈਜੇਨਾਨਕੁਤਉਮੂੜਾਕਿਛੁਪਾਈਰੇ॥੪॥੪॥੧੬॥
ਗਉੜੀਚੇਤੀਮਹਲਾ ੧ ॥ਕਤਕੀਮਾਈਬਾਪੁਕਤਕੇਰਾਕਿਦੂਥਾਵਹੁਹਮਆਏ॥ਅਗ
ਨਿਬਿੰਬਜਲਭੀਤਰਿਨਿਪਜੇਕਾਹੇਕੰਮਿਉਪਾਏ॥੧॥ਮੇਰੇਸਾਹਿਬਾਕਉਣੁਜਾਣੈਗੁਣਤੇ
ਰੇ॥ਕਹੇਨਜਾਨੀਅਉਗਣਮੇਰੇ॥੧॥ਰਹਾਉ॥ਕੇਤੇਰੁਖਬਿਰਖਹਮਚੀਨੇਕੇਤੇਪਸੂਉਪਾਏ॥ਕੇ
ਤੇਨਾਗਕੁਲੀਮਹਿਆਏਕੇਤੇਪੰਖਉਡਾਏ॥੨॥ਹਟਪਟਣਬਿਜਮੰਦਰਭੰਨੈਕਰਿਚੋਰੀਘ
ਰਿਆਵੈ॥ਅਗਹੁਦੇਖੈਪਿਛਹੁਦੇਖੈਤੁਝਤੇਕਹਾਛਪਾਵੈ॥੩॥ਤਟਤੀਰਥਹਮਨਵਖੰਡ
ਦੇਖੇਹਟਪਟਣਬਾਜਾਰਾ॥ਲੈਕੈਤਕੜੀਤੋਲਣਿਲਾਗਾਘਟਹੀਮਹਿਵਣਜਾਰਾ॥੪॥

ਜੇਤਾਸਮੁੰਦੁਸਾਗਰੁਨੀਰਿਭਰਿਆਤੇਤੇਅਉਗਣਹਮਾਰੇ॥ਦਇਆਕਰਹੁਕਿਛੁਮਿਹਰਉਪ
ਾਵਹੁਡੁਬਦੇਪਥਰਤਾਰੇ॥੫॥ਜੀਅੜਾਅਗਨਿਬਰਾਬਰਿਤਪੈਭੀਤਰਿਵਗੈਕਾਤੀ॥ਪ੍ਰਣ
ਵਤਿਨਾਨਕੁਹੁਕਮੁਪਛਾਣੈਸੁਖੁਹੋਵੈਦਿਨੁਰਾਤੀ॥੬॥੫॥੧੭॥ਗਉੜੀਬੈਰਾਗਣਿਮ
ਹਲਾ੧ ॥ਰੈਣਿਗਵਾਈਸੋਇਕੈਦਿਵਸੁਗਵਾਇਆਖਾਇ॥ਹੀਰੇਜੈਸਾਜਨਮੁਹੈ
ਕਉਡੀਬਦਲੇਜਾਇ॥੧॥ਨਾਮੁਨਜਾਨਿਆਰਾਮਕਾ॥ਮੂੜੇਫਿਰਿਪਾਛੈਪਛੁਤਾਹਿਰੇ॥੧॥
ਰਹਉ॥ਅਨਤਾਧਨੁਧਰਣੀਧਰੇਅਨਤਨਚਾਹਿਆਜਾਇ॥ਅਨਤਕਉਚਾਹਨਜੋਗਏਸੇ
ਆਏਅਨਤਗਵਾਇ॥੨॥ਆਪਣਲੀਆਜੇਮਿਲੈਤਾਸਭੁਕੋਭਾਗਠੁਹੋਇ॥ਕਰਮਾ
ਉਪਰਿਨਿਬੜੈਜੇਲੋਚੈਸਭੁਕੋਇ॥੩॥ਨਾਨਕਕਰਣਾਜਿਨਿਕੀਆਸੋਈਸਾਰਕਰੇਇ
॥ਹੁਕਮੁਨਜਾਪੀਖਸਮਕਾਕਿਸੈਵਡਾਈਦੇਇ॥੪॥੧॥੧੮॥ਗਉੜੀਬੈਰਾਗਣਿਮਹਲ
੧ ॥ਹਰਣੀਹੋਵਾਬਨਿਬਸਾਕੰਦਮੂਲਚੁਣਿਖਾਉ॥ਗੁਰਪਰਸਾਦੀਮੇਰਾਸਹੁਮਿਲੈਵ
ਾਰਿਵਾਰਿਹਉਜਾਉਜੀਉ॥੧॥ਮੈਬਨਜਾਰਨਿਰਾਮਕੀ॥ਤੇਰਾਨਾਮੁਵਖਰੁਵਾਪਾਰੁਜੀ॥੧
॥ਰਹਾਉ॥ਕੋਕਿਲਹੋਵਾਅੰਬਿਬਸਾਸਹਜਿਸਬਦਬੀਚਾਰੁ॥ਸਹਜਿਸੁਭਾਇਮੇਰਾਸਹੁਮਿਲੈ
ਦਰਸਨਿਰੂਪਿਅਪਾਰੁ॥੨॥ਮਛੁਲੀਹੋਵਾਜਲਿਬਸਾਜੀਅਜੰਤਸਭਿਸਾਰਿ॥ਉਰਵਾਰਿਪ
ਾਰਿਮੇਰਾਸਹੁਵਸੈਹਉਮਿਲਉਗੀਬਾਹਪਸਾਰਿ॥੩॥ਨਾਗਨਿਹੋਵਾਧਰਵਸਾਸਬਦੁਵਸੈਭਉ
ਜਾਇ॥ਨਾਨਕਸਦਾਸੋਹਾਗਣੀਜਿਨਜੋਤੀਜੋਤਿਸਮਾਇ॥੪॥੨॥੧੯॥
ਗਉੜੀਪੂਰਬੀਦੀਪਕੀਮਹਲਾ੧ ੧ੴਸਤਿਗੁਰਪ੍ਰਸਾਦਿ
॥ਜੈਘਰਿਕੀਰਤਿਆਖੀਐਕਰਤੇਕਾਹੋਇਬੀਚਾਰੋ॥ਤਿਤੁਘਰਿਗਾਵਹੁਸੋਹਿਲਾਸਿਵਰਿ
ਹੁਸਿਰਜਣਹਾਰੋ॥੧॥ਤੁਮਗਾਵਹੁਮੇਰੇਨਿਰਭਉਕਾਸੋਹਿਲਾ॥ਹਉਵਾਰੀਜਾਉਜਿਤੁਸੋਹਿ
ਲੈਸਦਾਸੁਖੁਹੋਇ॥੧॥ਰਹਾਉ॥ਨਿਤਨਿਤਜੀਅੜੇਸਮਾਲੀਅਨਿਦੇਖੈਗਾਦੇਵਣਹਾਰੁ
ਤੇਰੇਦਾਨੈਕੀਮਤਿਨਾਪਵੈਤਿਸੁਦਾਤੇਕਵਣੁਸੁਮਾਰੁ॥੨॥ਸੰਬਤਿਸਾਹਾਲਿਖਿਆਮਿਲਿਕ
ਰਿਪਾਵਹੁਤੇਲੁ॥ਦੇਹੁਸਜਣਆਸੀਸੜੀਆਜਿਉਹੋਵੈਸਾਹਿਬਸਿਉਮੇਲੁ॥੩॥ਘਰਿ
ਘਰਿਏਹੋਪਾਹੁਚਾਸਦੜੇਨਿਤਪਵੰਨਿ॥ਸਦਣਹਾਰਾਸਿਮਰੀਐਨਾਨਕਸੇਦਿਹਆਵੰਨਿ
॥੪॥੧॥੨੦॥

ਰਾਗੁਗਉੜੀਗੁਆਰੇਰੀਮਹਲਾ੩ ॥ਚਉਪਦੇ॥ ੧ੴਸਤਿਗੁਰਪ੍ਰਸਾਦਿ॥
ਗੁਰਿਮਿਲਿਐਹਰਿਮੇਲਾਹੋਈ॥ਆਪੇਮੇਲਿਮਿਲਾਵੈਸੋਈ॥ਮੇਰਾਪ੍ਰਭੁਸਭਬਿਧਿਆ
ਪੇਜਾਣੈ॥ਹੁਕਮੇਮੇਲੇਸਬਦਿਪਛਾਣੈ॥੧॥ਸਤਿਗੁਰਕੈਭੈਭ੍ਰਮੁਭਉਜਾਇ॥ਭੈਰਾਚੈਸਚਰੰਗਿ
ਸਮਾਇ॥੧॥ਰਹਾਉ॥ਗੁਰਿਮਿਲਿਐਹਰਿਮਨਿਵਸੈਸੁਭਾਇ॥ਮੇਰਾਪ੍ਰਭੁਭਾਰਾਕੀਮਤਿਨਹੀ
ਪਾਇ॥ਸਬਦਿਸਾਲਾਹੈਅੰਤੁਨਪਾਰਾਵਾਰੁ॥ਮੇਰਾਪ੍ਰਭੁਬਖਸੇਬਖਸਣਹਾਰੁ॥੨॥ਗੁਰਿਮਿ
ਲਿਐਸਭਮਤਿਬੁਧਿਹੋਇ॥ਮਨਿਨਿਰਮਲਿਵਸੈਸਚੁਸੋਇ॥ਸਾਚਿਵਸਿਐਸਾਚੀਸਭਕ
ਾਰ॥ਊਤਮਕਰਣੀਸਬਦਬੀਚਾਰ॥੩॥ਗੁਰਤੇਸਾਚੀਸੇਵਾਹੋਇ॥ਗੁਰਮੁਖਿਨਾਮੁਪਛਾਣੈਕੋਇ
॥ਜੀਵੈਦਾਤਾਦੇਵਣਹਾਰੁ॥ਨਾਨਕਹਰਿਨਾਮਿਲਗੈਪਿਆਰੁ॥੪॥੧॥੨੧॥ਗਉੜੀਗੁਆ
ਰੇਰੀਮਹਲਾ੩ ॥ਗੁਰਤੇਗਿਆਨੁਪਾਏਜਨੁਕੋਇ॥ਗੁਰਤੇਬੂਝੈਸੀਝੈਸੋਇ॥ਗੁਰਤੇ
ਸਹਜੁਸਾਚੁਬੀਚਾਰੁ॥ਗੁਰਤੇਪਾਏਮੁਕਤਿਦੁਆਰੁ॥੧॥ਪੂਰੈਭਾਗਿਮਿਲੈਗੁਰੁਆਇ॥ਸਾ
ਚੈਸਹਜਿਸਾਚਿਸਮਾਇ॥੧॥ਰਹਾਉ॥ਗੁਰਿਮਿਲਿਐਤ੍ਰਿਸਨਾਅਗਨਿਬੁਝਾਏ॥ਗੁਰਤੇ
ਸਾਂਤਿਵਸੈਮਨਿਆਏ॥ਗੁਰਤੇਪਵਿਤਪਾਵਨਸੁਚਿਹੋਇ॥ਗੁਰਤੇਸਬਦਿਮਿਲਾਵਾਹੋਇ
॥੨॥ਬਾਝੁਗੁਰੂਸਭਭਰਮਿਭੁਲਾਈ॥ਬਿਨੁਨਾਵੈਬਹੁਤਾਦੁਖੁਪਾਈ॥ਗੁਰਮੁਖਿਹੋਵੈਸੁਨਾਮੁ
ਧਿਆਈ॥ਦਰਸਨਿਸਚੈਸਚੀਪਤਿਹੋਈ॥੩॥ਕਿਸਨੋਕਹੀਐਦਾਤਾਇਕੋਸੋਈ॥ਕਿਰਪਾ
ਕਰੇਸਬਦਿਮਿਲਾਵਾਹੋਈ॥ਮਿਲਿਪ੍ਰੀਤਮਸਾਚੇਗੁਣਗਾਵਾ॥ਨਾਨਕਸਾਚੇਸਾਚਿਸਮਾ
ਵਾ॥੪॥੨॥੨੨॥ਗਉੜੀਗੁਆਰੇਰੀਮਹਲਾ੩ ॥ਸੁਥਾਉਸਚੁਮਨੁਨਿਰਮਲੁ
ਹੋਇ॥ਸਚਿਨਿਵਾਸੁਕਰੇਸਚੁਸੋਇ॥ਸਚੀਬਾਣੀਜੁਗਚਾਰੇਜਾਪੈ॥ਸਭੁਕਿਛੁਸਾਚਾਆ
ਪੇਆਪੈ॥੧॥ਕਰਮੁਹੋਵੈਸਤਸੰਗਿਮਿਲਾਏ॥ਹਰਿਗੁਣਗਾਵੈਬੈਸਿਸੁਥਾਏ॥੧॥ਰਹਾਉ॥
ਜਲਉਇਹਜਿਹਵਾਦੂਜੈ ਭਾਇ॥ਹਰਿਰਸੁਨਚਾਖੈਫੀਕਾਆਲਾਇ॥ਬਿਨੁਬੂਝੇਤਨੁਮਨੁ
ਫੀਕਾਹੋਇ॥ਬਿਨੁਨਾਵੈਦੁਖੀਆਚਲਿਆਰੋਇ॥੨॥ਰਸਨਾਹਰਿਰਸੁਚਾਖਿਆਸਹਜਿ
ਸੁਭਾਇ॥ਗੁਰਕਿਰਪਾਤੇਸਚਿਸਮਾਇ॥ਸਾਚੇਰਾਤੀਗੁਰਸਬਦੁਵੀਚਾਰ॥ਅੰਮ੍ਰਿਤੁਪੀਵੈ
ਨਿਰਮਲਧਾਰ॥੩॥ਨਾਮਿਸਮਾਵੈਜੋਭਾਂਡਾਹੋਇ॥ਊਂਧੈਭਾਂਡੈਟਿਕੈਨਕੋਇ॥ਗੁਰਸਬਦੀਮ
ਨਿਨਾਮਿਨਿਵਾਸੁ॥ਨਾਨਕਸਚੁਭਾਂਡਾਜਿਸੁਸਬਦਪਿਆਸ॥੪॥੩॥੨੩॥ਗਉੜੀਗੁਆ

ਰੇਰੀਮਹਲਾ ੩ ॥ਇਕਿਗਾਵਤਰਹੇਮਨਿਸਾਦੁਨਪਾਇ॥ਹਉਮੈਵਿਚਿਗਾਵਹਿਬਿਰ
ਥਾਜਾਇ॥ਗਾਵਣਿਗਾਵਹਿਜਿਨਨਾਮਪਿਆਰੁ॥ਸਾਚੀਬਾਣੀਸਬਦਬੀਚਾਰੁ॥੧॥ਗਾ
ਵਤਰਹੈਜੇਸਤਿਗੁਰਭਾਵੈ॥ਮਨੁਤਨੁਰਤਾਨਾਮਿਸੁਹਾਵੈ॥੧॥ਰਹਾਉ॥ਇਕਿਗਾਵਹਿਇ
ਕਿਭਗਤਿਕਰੇਹਿ॥ਨਾਮੁਨਪਾਵਹਿਬਿਨੁਅਸਨੇਹ॥ਸਚੀਭਗਤਿਗੁਰਸਬਦਪਿਆਰਿ॥
ਅਪਨਾਪਿਰੁਰਾਖਿਆਸਦਾਉਰਿਧਾਰਿ॥੨॥ਭਗਤਿਕਰਹਿਮੂਰਖਆਪੁਜਣਾਵਹਿ॥ਨਚਿ
ਨਚਿਟਪਹਿਬਹੁਤੁਦੁਖੁਪਾਵਹਿ॥ਨਚਿਐਟਪਿਐਭਗਤਿਨਹੋਇ॥ਸਬਦਿਮਰੈਭਗਤਿ
ਪਾਏਜਨੁਸੋਇ॥੩॥ਭਗਤਿਵਛਲੁਭਗਤਿਕਰਾਏਸੋਇ॥ਸਚੀਭਗਤਿਵਿਚਹੁਆ
ਪੁਖੋਇ॥ਮੇਰਾਪ੍ਰਭੁਸਾਚਾਸਭਬਿਧਿਜਾਣੈ॥ਨਾਨਕਬਖਸੇਨਾਮੁਪਛਾਣੈ॥੪॥੪॥੨੪॥
ਗਉੜੀਗੁਆਰੇਰੀਮਹਲਾ ੩ ॥ਮਨੁਮਾਰੇਧਾਤੁਮਰਿਜਾਇ॥ਬਿਨੁਮੂਏਕੈਸੇਹ
ਰਿਪਾਇ॥ਮਨੁਮਰੈਦਾਰੂਜਾਣੈਕੋਇ॥ਮਨੁਸਬਦਿਮਰੈਬੂਝੈਜਨੁਸੋਇ॥੧॥ਜਿਸਨੋਬ
ਖਸੇਦੇਵਡਿਆਈ॥ਗੁਰਪਰਸਾਦਿਹਰਿਵਸੈਮਨਿਆਈ॥੧॥ਰਹਾਉ॥ਗੁਰਮੁਖਿਕਰ
ਣੀਕਾਰਕਮਾਵੈ॥ਤਾਇਸੁਮਨਕੀਸੋਝੀਪਾਵੈ॥ਮਨੁਮੈਮਤੁਮੈਗਲਮਿਕਦਾਰਾ॥ਗੁਰੁਅੰ
ਕਸੁਮਾਰਿਜੀਵਾਲਣਹਾਰਾ॥੨॥ਮਨੁਅਸਾਧੁਸਾਧੈਜਨੁਕੋਇ॥ਅਚਰੁਚਰੈਤਾਨਿਰਮਲੁ
ਹੋਇ॥ਗੁਰਮੁਖਿਇਹੁਮਨੁਲਇਆਸਵਾਰਿ॥ਹਉਮੈਵਿਚਹੁਤਜੇਵਿਕਾਰ॥੩॥ਜੋਧੁ
ਰਿਰਖਿਅਨੁਮੇਲਿਮਿਲਾਇ॥ਕਦੇਨਵਿਛੁੜਹਿਸਬਦਿਸਮਾਇ॥ਆਪਣੀਕਲਾਆ
ਪੇਹੀਜਾਣੈ॥ਨਾਨਕਗੁਰਮੁਖਿਨਾਮੁਪਛਾਣੈ॥੪॥੫॥੨੫॥ਗਉੜੀਗੁਆਰੇਰੀਮਹਲ
੩ ॥ਹਉਮੈਵਿਚਿਸਭੁਜਗੁਬਉਰਾਨਾ॥ਦੂਜੈਭਾਇਭਰਮਿਭੁਲਾਨਾ॥ਬਹੁਚਿੰਤ
ਚਿਤਵੈਆਪੁਨਪਛਾਨਾ॥ਧੰਧਾਕਰਤਿਆਅਨਦਿਨੁਵਿਹਾਨਾ॥੧॥ਹਿਰਦੈਰਾਮੁਰਮਹੁਮੇ
ਰੇਭਾਈ॥ਗੁਰਮੁਖਿਰਸਨਾਹਰਿਰਸਨਰਸਾਈ॥੧॥ਰਹਾਉ॥ਗੁਰਮੁਖਿਹਿਰਦੈਜਿਨਿਰਾਮੁ
ਪਛਾਤਾ॥ਜਗਜੀਵਨੁਸੇਵਿਜੁਗਚਾਰੇਜਾਤਾ॥ਹਉਮੈਮਾਰਿਗੁਰਸਬਦਿਪਛਾਤਾ॥ਕ੍ਰਿ
ਪਾਕਰੇਪ੍ਰਭੁਕਰਮਬਿਧਾਤਾ॥੨॥ਸੇਜਨਸਚੇਜੋਗੁਰਸਬਦਿਮਿਲਾਏ॥ਧਾਵਤਵਰਜੇ
ਠਾਕਿਰਹਾਏ॥ਨਾਮੁਨਵਨਿਧਿਗੁਰਤੇਪਾਏ॥ਹਰਿਕਿਰਪਾਤੇਹਰਿਵਸੈਮਨਿਆਏ॥੩॥
ਰਾਮਰਾਮਕਰਤਿਆਸੁਖੁਸਾਂਤਿਸਰੀਰਿ॥ਅੰਤਰਿਵਸੈਨਲਾਗੈਜਮਪੀਰ॥ਆਪੇਸਾਹਿਬੁ

ਆਪਿਵਜੀਰ॥ਨਾਨਕਸੇਵਿਸਦਾਹਰਿਗੁਣੀਗਹੀਰ॥੪॥੬॥੨੬॥ਗਉੜੀਗੁਆ
ਰੇਰੀਮਹਲਾ ੩ ॥ਸੋਕਿਉਵਿਸਰੈਜਿਸਕੇਜੀਅਪਰਾਨਾ॥ਸੋਕਿਉਵਿਸਰੈਸਭਮ
ਹਿਸਮਾਨਾ॥ਜਿਤੁਸੇਵਿਐਦਰਗਹਪਤਿਪਰਵਾਨਾ॥੧॥ਹਰਿਕੇਨਾਮਵਿਟਹੁਬਲਿਜ
ਉ॥ਤੂੰਵਿਸਰਹਿਤਦਹੀਮਰਿਜਾਉ॥੧॥ਰਹਾਉ॥ਤਿਨਤੂੰਵਿਸਰਹਿਜਿਤੁਧੁਆਪਿਭੁ
ਲਾਏ॥ਤਿਨਤੂੰਵਿਸਰਹਿਜਿਦੂਜੈਭਾਏ॥ਮਨਮੁਖਅਗਿਆਨੀਜੋਨੀਪਾਏ॥੨॥ਜਿ
ਨਇਕਮਨਿਤੁਠਾਸੇਸਤਿਗੁਰਸੇਵਾਲਾਏ॥ਜਿਨਇਕਮਨਿਤੁਠਾਤਿਨਹਰਿਮੰਨਿਵਸਾ
ਏ॥ਗੁਰਮਤੀਹਰਿਨਾਮਿਸਮਾਏ॥੩॥ਜਿਨਾਪੋਤੈਪੁੰਨੁਸੇਗਿਆਨਬੀਚਾਰੀ॥ਜਿਨਾਪੋਤੈ
ਪੁੰਨੁਤਿਨਹਉਮੈਮਾਰੀ॥ਨਾਨਕਜੋਨਾਮਿਰਤੇਤਿਨਕਉਬਲਿਹਾਰੀ॥੪॥੭॥੨੭॥ਗਉ
ੜੀਗੁਆਰੇਰੀਮਹਲਾ ੩ ॥ਤੂੰਅਕਥੁਕਿਉਕਥਿਆਜਾਹਿ॥ਗੁਰਸਬਦੁਮਾ
ਰਣੁਮਨਮਾਹਿਸਮਾਹਿ॥ਤੇਰੇਗੁਣਅਨੇਕਕੀਮਤਿਨਹਪਾਹਿ॥੧॥ਜਿਸਕੀਬਾਣੀਤਿ
ਸੁਮਾਹਿਸਮਾਣੀ॥ਤੇਰੀਅਕਥਕਥਾਗੁਰਸਬਦਿਵਖਾਣੀ॥੧॥ਰਹਾਉ॥ਜਹਸਤਿਗੁ
ਰੁਤਹਸਤਸੰਗਤਿਬਣਾਈ॥ਜਹਸਤਿਗੁਰੁਸਹਜੇਹਰਿਗੁਣਗਾਈ॥ਜਹਸਤਿਗੁਰੁ
ਤਹਾਹਉਮੈਸਬਦਿਜਲਾਈ॥੨॥ਗੁਰਮੁਖਿਸੇਵਾਮਹਲੀਥਾਉਪਾਏ॥ਗੁਰਮੁਖਿਅੰ
ਤਰਿਹਰਿਨਾਮੁਵਸਾਏ॥ਗੁਰਮੁਖਿਭਗਤਿਹਰਿਨਾਮਿਸਮਾਏ॥੩॥ਆਪੇਦਾਤਿਕਰੇਦਾ
ਤਾਰੁ॥ਪੂਰੇਸਤਿਗੁਰਸਿਉਲਗੈਪਿਆਰੁ॥ਨਾਨਕਨਾਮਿਰਤੇਤਿਨਕਉਜੈਕਾਰੁ॥੪॥੮॥
੨੮॥ਗਉੜੀਗੁਆਰੇਰੀਮਹਲਾ ੩ ॥ਏਕਸੁਤੇਸਭਿਰੂਪਹਹਿਰੰਗਾ॥ਪਉਣੁ
ਪਾਣੀਬੈਸੰਤਰੁਸਭਿਸਹਲੰਗਾ॥ਭਿੰਨਭਿੰਨਵੇਖੈਹਰਿਪ੍ਰਭੁਰੰਗਾ॥੧॥ਏਕੁਅਚਰਜੁ
ਏਕੋਹੈਸੋਈ॥ਗੁਰਮੁਖਿਵੀਚਾਰੇਵਿਰਲਾਕੋਈ॥੧॥ਰਹਾਉ॥ਸਹਜਿਭਵੈਪ੍ਰਭੁਸਭਨੀ
ਥਾਈ॥ਕਹਾਗੁਪਤੁਪ੍ਰਗਟੁਪ੍ਰਭਿਬਣਤਬਣਾਈ॥ਆਪੇਸੁਤਿਆਦੇਇਜਗਾਈ॥੨॥
ਤਿਸਕੀਕੀਮਤਿਕਿਨੈਨਹੋਈ॥ਕਹਿਕਹਿਕਥਨੁਕਹੈਸਭੁਕੋਈ॥ਗੁਰਸਬਦਿਸਮਾਵੈ
ਬੂਝੈਹਰਿਸੋਈ॥੩॥ਸੁਣਿਸੁਣਿਵੇਖੈਸਬਦਿਮਿਲਾਏ॥ਵਡੀਵਡਿਆਈਗੁਰਸੇ
ਵਾਤੇਪਾਏ॥ਨਾਨਕਨਾਮਿਰਤੇਹਰਿਨਾਮਿਸਮਾਏ॥੪॥੯॥੨੯॥ਗਉੜੀਗੁਆਰੇਰੀਮਹ
ਲਾ ੩ ॥ਮਨਮੁਖਿਸੁਤਾਮਾਇਆਮੋਹਿਪਿਆਰਿ॥ਗੁਰਮੁਖਿਜਾਗੇਗੁਣਗਿਆਨਬੀ

ਚਾਰਿ॥ਜੋਜਨਜਾਗੇਜਿਨਿਨਾਮਿਪਿਆਰਿ॥੧॥ਸਹਜੇਜਾਗੈਸਵੈਨਕੋਇ॥ਪੂਰੇਗੁਰਤੇ
ਬੂਝੈਜਨੁਕੋਇ॥੧॥ਰਹਾਉ॥ਅਸੰਤੁਅਨਾੜੀਕਦੇਨਬੂਝੈ॥ਕਥਨੀਕਰੇਤੈਮਾਇਆਨਾ
ਲਿਲੂਝੈ॥ਅੰਧੁਅਗਿਆਨੀਕਦੇਨਸੀਝੈ॥੨॥ਇਸੁਜੁਗਮਹਿਰਾਮਨਾਮਿਨਿਸਤਾ
ਰਾ॥ਵਿਰਲਾਕੋਪਾਏਗੁਰਸਬਦਿਵੀਚਾਰਾ॥ਆਪਿਤਰੈਸਗਲੇਕੁਲਉਧਾਰਾ॥੩॥ਇ
ਸੁਕਲਿਜੁਗਮਹਿਕਰਮਧਰਮੁਨਕੋਈ॥ਕਲੀਕਾਜਨਮੁਚੰਡਾਲਕੈਘਰਿਹੋਈ॥
ਨਾਨਕਨਾਮਬਿਨਾਕੋਮੁਕਤਿਨਹੋਈ॥੪॥੧੦॥੩੦॥ਗਉੜੀਗੁਆਰੇਰੀਮਹਲਾ੩
॥ਸਚਾਅਮਰੁਸਚਾਪਾਤਿਸਾਹੁ॥ਮਨਿਸਾਚੈਰਾਤੇਹਰਿਵੇਪਰਵਾਹੁ॥ਸਚੈਮਹਲਿ
ਸਚਿਨਾਮਿਸਮਾਹੁ॥੧॥ਸੁਣਿਮਨਮੇਰੇਸਬਦੁਵੀਚਾਰਿ॥ਰਾਮੁਜਪਹੁਭਵਜਲੁਉਤਰਹੁ
ਪਾਰਿ॥੧॥ਰਹਾਉ॥ਭਰਮੇਆਵੈਭਰਮੇਜਾਇ॥ਇਹੁਜਗੁਜਨਮਿਆਦੂਜੈਭਾਇ
॥ਮਨਮੁਖਿਨਚੇਤੈਆਵੈਜਾਇ॥੨॥ਆਪਿਭੁਲਾਕਿਪ੍ਰਭਿਆਪਿਭੁਲਾਇਆ॥
ਇਹੁਜੀਉਵਿਡਾਣੀਚਾਕਰੀਲਾਇਆ॥ਮਹਾਦੁਖੁਖਟੇਬਿਰਥਾਜਨਮੁਗਵਾਇ
ਆ॥੩॥ਕਿਰਪਾਕਰਿਸਤਿਗੁਰੂਮਿਲਾਏ॥ਏਕੋਨਾਮੁਚੇਤੇਵਿਚਹੁਭਰਮੁਚੁਕਾਏ
॥ਨਾਨਕਨਾਮੁਜਪੇਨਾਉਨਉਨਿਧਿਪਾਏ॥੪॥੧੧॥੩੧॥ਗਉੜੀਗੁਆਰੇਰੀਮ
ਹਲਾ੩ ॥ਜਿਨਾਗੁਰਮੁਖਿਧਿਆਇਆਤਿਨਪੂਛਉਜਾਇ॥ਗੁਰਸੇ
ਵਾਤੇਮਨੁਪਤੀਆਇ॥ਸੇਧਨਵੰਤਹਰਿਨਾਮੁਕਮਾਇ॥ਪੂਰੇਗੁਰਤੇਸੋਝੀਪਾਇ
॥੧॥ਹਰਿਹਰਿਨਾਮੁਜਪਹੁਮੇਰੇਭਾਈ॥ਗੁਰਮੁਖਿਸੇਵਾਹਰਿਘਾਲਥਾਇਪਾਈ
॥੧॥ਰਹਾਉ॥ਆਪੁਪਛਾਣੈਮਨੁਨਿਰਮਲੁਹੋਇ॥ਜੀਵਨਮੁਕਤਿਹਰਿਪਾਵੈਸੋ
ਇ॥ਹਰਿਗੁਣਗਾਵੈਮਤਿਊਤਮਹੋਇ॥ਸਹਜੇਸਹਜਿਸਮਾਵੈਸੋਇ॥੨॥
ਦੂਜੈਭਾਇਨਸੇਵਿਆਜਾਇ॥ਹਉਮੈਮਾਇਆਮਹਾਬਿਖੁਖਾਇ॥ਪੁਤਿਕੁ
ਟੰਬਿਗ੍ਰਿਹਿਮੋਹਿਆਮਾਇ॥ਮਨਮੁਖਿਅੰਧਾਆਵੈਜਾਇ॥੩॥ਹਰਿਹਰਿਨਾ
ਮੁਦੇਵੈਜਨੁਸੋਇ॥ਅਨਦਿਨੁਭਗਤਿਗੁਰਸਬਦੀਹੋਇ॥ਗੁਰਮਤਿਵਿਰ
ਲਾਬੂਝੈਕੋਇ॥ਨਾਨਕਨਾਮਿਸਮਾਵੈਸੋਇ॥੪॥੧੨॥੩੨॥ਗਉੜੀਗੁ
ਆਰੇਰੀਮਹਲਾ੩ ॥ਗੁਰਸੇਵਾਜੁਗਚਾਰੇਹੋਈ॥ਪੂਰਾਜਨੁਕਾ

ਰਕਮਾਵੈਕੋਈ॥ਅਖੁਟੁਨਾਮਧਨੁਹਰਿਤੋਟਿਨਹੋਈ॥ਐਥੈਸਦਾਸੁਖੁਦਰਿਸੋਭਾਹੋਈ॥੧॥ਏਮਨ
ਮੇਰੇਭਰਮੁਨਕੀਜੈ॥ਗੁਰਮੁਖਿਸੇਵਾਅੰਮ੍ਰਿਤਰਸੁਪੀਜੈ॥੧॥ਰਹਾਉ॥ਸਤਿਗੁਰੁਸੇਵਹਿਸੇਮਹ
ਪੁਰਖਸੰਸਾਰੇ॥ਆਪਿਉਧਰੇਕੁਲਸਗਲਨਿਸਤਾਰੇ॥ਹਰਿਕਾਨਾਮੁਰਖਹਿਉਰਧਾਰੇ॥ਨਾਮਿਰ
ਤੇਭਉਜਲਉਤਰਹਿਪਾਰੇ॥੨॥ਸਤਿਗੁਰੁਸੇਵਹਿਸਦਾਮਨਿਦਾਸਾ॥ਹਉਮੈਮਾਰਿਕਮਲੁਪਰ
ਗਾਸਾ॥ਅਨਹਦੁਵਾਜੈਨਿਜਘਰਿਵਾਸਾ॥ਨਾਮਿਰਤੇਘਰਮਾਹਿਉਦਾਸਾ॥੩॥ਸਤਿਗੁਰੁਸੇਵ
ਹਿਤਿਨਕੀਸਚੀਬਾਣੀ॥ਜੁਗੁਜੁਗੁਭਗਤੀਆਖਿਵਖਾਣੀ॥ਅਨਦਿਨੁਜਪਹਿਹਰਿਸਾਰੰਗ
ਪਾਣੀ॥ਨਾਨਕਨਾਮਿਰਤੇਨਿਹਕੇਵਲਨਿਰਬਾਣੀ॥੪॥੧੩॥੩੩॥ਗਉੜੀਗੁਆਰੇਰੀਮ
ਹਲਾ੩ ॥ਸਤਿਗੁਰੁਮਿਲੈਵਡਭਾਗਿਸੰਜੋਗ॥ਹਿਰਦੈਨਾਮੁਨਿਤਹਰਿਰਸਭੋਗ
॥੧॥ਗੁਰਮੁਖਿਪ੍ਰਾਣੀਨਾਮੁਹਰਿਧਿਆਇ॥ਜਨਮੁਜੀਤਿਲਾਹਾਨਾਮੁਪਾਇ॥੧॥ਰਹਾਉ॥ਗਿ
ਆਨੁਧਿਆਨੁਗੁਰਸਬਦੁਹੈਮੀਠਾ॥ਗੁਰਕਿਰਪਾਤੇਕਿਨੈਵਿਰਲੈਚਖਿਡੀਠਾ॥੨॥ਕਰਮਕਾਂ
ਡਬਹੁਕਰਹਿਅਚਾਰ॥ਬਿਨੁਨਾਵੈਧ੍ਰਿਗੁਧ੍ਰਿਗੁਅਹੰਕਾਰ॥੩॥ਬੰਧਨਿਬਾਧਿਓਮਾਇਆਫਾ
ਸ॥ਜਨਨਾਨਕਛੂਟੈਗੁਰਪਰਗਾਸ॥੪॥੧੪॥੩੪॥ਗਉੜੀਬੈਰਾਗਣਿਮਹਲਾ੩
ਜੈਸੀਧਰਤੀਊਪਰਿਮੇਘੁਲਾਬਰਸਤੁਹੈਕਿਆਧਰਤੀਮਧੇਪਾਣੀਨਾਹੀ॥ਜੈਸੇਧਰਤੀਮਧੇਪਾ
ਣੀਪਰਗਾਸਿਆਬਿਨੁਪਗਾਵਰਸਤਫਿਰਾਹੀ॥੧॥ਬਾਬਾਤੂੰਐਸੇਭਰਮੁਚੁਕਾਹੀ॥ਜੋਕਿ
ਛੁਕਰਤੁਹੈਸੋਈਕੋਈਹੈਰੇਤੈਸੇਜਾਇਸਮਾਹੀ॥੧॥ਰਹਾਉ॥ਇਸਤਰੀਪੁਰਖਹੋਇਕੈਕਿਆ
ਓਇਕਰਮਕਮਾਹੀ॥ਨਾਨਾਰੂਪਸਦਾਹਹਿਤੇਰੇਤੁਝਹੀਮਾਹਿਸਮਾਹੀ॥੨॥ਇਤਨੇਜਨਮਭੂਲਿ
ਪਰੇਸੇਜਾਪਾਇਆਤਾਭੂਲੇਨਾਹੀ॥ਜਾਕਾਕਾਰਜੁਸੋਈਪਰੁਜਾਣੈਜੇਗੁਰਕੈਸਬਦਿਸਮਾਹੀ॥
੩॥ਤੇਰਾਸਬਦੁਤੂੰਹੈਹਹਿਆਪੇਭਰਮੁਕਹਾਹੀ॥ਨਾਨਕਤਤੁਤਤਸਿਉਮਿਲਿਆਪੁਨਰਪਿ
ਜਨਮਿਨਆਹੀ॥੪॥੧॥੧੫॥੩੫॥ਗਉੜੀਬੈਰਾਗਣਿਮਹਲਾ੩ ॥ਸਭੁਜਗੁਕਾ
ਲੈਵਸਿਹੈਬਾਧਾਦੂਜੈਭਾਇ॥ਹਉਮੈਕਰਮਕਮਾਵਦੇਮਨਮੁਖਿਮਿਲੈਸਜਾਇ॥੧॥ਮੇਰੇਮ
ਨਗੁਰਚਰਣੀਚਿਤੁਲਾਇ॥ਗੁਰਮੁਖਿਨਾਮੁਨਿਧਾਨੁਲੈਦਰਗਹਲਏਛਡਾਇ॥੧॥ਰਹਾਉ
॥ਲਖਚਉਰਾਸੀਹਭਰਮਦੇਮਨਹਠਿਆਵੈਜਾਇ॥ਗੁਰਕਾਸਬਦੁਨਚੀਨਿਓਫਿਰਿਫਿਰਿ
ਜੋਨੀਪਾਇ॥੨॥ਗੁਰਮੁਖਿਆਪੁਪਛਾਣਿਆਹਰਿਨਾਮੁਵਸਿਆਮਨਿਆਇ॥ਅਨਦਿਨੁ

ਭਗਤੀਰਤਿਆਹਰਿਨਾਮੇਸੁਖਿਸਮਾਇਆ॥੩॥ਮਨੁਸਬਦਿਮਰੈਪਰਤੀਤਿਹੋਇਹਉਮੈਤਜੇਵਿ
ਕਾਰ॥ਜਨਨਾਨਕਕਰਮੀਪਾਈਅਨਿਹਰਿਨਾਮਾਭਗਤਿਭੰਡਾਰ॥੪॥੨੫॥੧੬॥੩੬॥ਗਉ
ੜੀਬੈਰਾਗਣਿਮਹਲਾ੩ ॥ਪੇਈਅੜੈਦਿਨਚਾਰਿਹੈਹਰਿਹਰਿਲਿਖਿਪਾਇਆ॥
ਸੋਭਾਵੰਤੀਨਾਰਿਹੈਗੁਰਮੁਖਿਗੁਣਗਾਇਆ॥ਪੇਵਕੜੈਗੁਣਸੰਮਲੈਸਾਹੁਰੈਵਾਸੁਪਾਇ
ਆ॥ਗੁਰਮੁਖਿਸਹਜਿਸਮਾਣੀਆਹਰਿਹਰਿਮਨਿਭਾਇਆ॥੧॥ਸਸੁਰੈਪੇਈਐਪਿਰੁਵ
ਸੈਕਹੁਕਿਤੁਬਿਧਿਪਾਈਐ॥ਆਪਿਨਿਰੰਜਨੁਅਲਖੁਹੈਆਪੇਮੇਲਾਈਐ॥੧॥ਰਹਾਉ
॥ਆਪੇਹੀਪ੍ਰਭੁਦੇਹਿਮਤਿਹਰਿਨਾਮੁਧਿਆਈਐ॥ਵਡਭਾਗੀਸਤਿਗੁਰੁਮਿਲੈਮੁਖਿਅੰਮ੍ਰਿ
ਤੁਪਾਈਐ॥ਹਉਮੈਦੁਬਿਧਾਬਿਨਸਿਜਾਇਸਹਜੇਸੁਖਿਸਮਾਈਐ॥ਸਭੁਆਪੇਆਪਿਵ
ਰਤਦਾਆਪੇਨਾਇਲਾਈਐ॥੨॥ਮਨਮੁਖਿਗਰਬਿਨਪਾਇਓਅਗਿਆਨਇਆਣੇ॥ਸਤਿ
ਗੁਰਸੇਵਨਕਰਹਿਫਿਰਿਫਿਰਿਪਛੁਤਾਣੇ॥ਗਰਭਜੋਨੀਵਾਸੁਪਾਇਦੇਗਰਭੇਗਲਿਜਾਣੇ
॥ਮੇਰੇਕਰਤੇਏਵੈਭਾਵਦਾਮਨਮੁਖਭਰਮਾਣੇ॥੩॥ਮੇਰੈਹਰਿਪ੍ਰਭਿਲੇਖੁਲਿਖਾਇਆਧੁਰਿ
ਮਸਤਕਿਪੂਰਾ॥ਹਰਿਹਰਿਨਾਮੁਧਿਆਇਆਭੇਟਿਆਗੁਰੁਸੂਰਾ॥ਮੇਰਾਪਿਤਾਮਾਤਾਹਰਿਨ
ਮੁਹੈਹਰਿਬੰਧਪੁਬੀਰਾ॥ਹਰਿਹਰਿਬਖਸਿਮਿਲਾਇਪ੍ਰਭਜਨੁਨਾਨਕੁਕੀਰਾ॥੪॥੩॥੧੭॥
੩੭॥ਗਉੜੀਬੈਰਾਗਣਿਮਹਲਾ੩ ॥ਸਤਿਗੁਰਤੇਗਿਆਨੁਪਾਇਆਹਰਿਤਤੁਬੀ
ਚਾਰਾ॥ਮਤਿਮਲੀਣਪਰਗਟੁਭਈਜਪਿਨਾਮੁਮੁਰਾਰਾ॥ਸਿਵਿਸਕਤਿਮਿਟਾਈਆਚੂਕਾਅੰ
ਧਿਆਰਾ॥ਧੁਰਿਮਸਤਕਿਜਿਨਕਉਲਿਖਿਆਤਿਨਹਰਿਨਾਮੁਪਿਆਰਾ॥੧॥ਹਰਿਕਿਤੁ
ਬਿਧਿਪਾਈਐਸੰਤਜਨਹੁਜਿਸੁਦੇਖਿਹਉਜੀਵਾ॥ਹਰਿਬਿਨੁਚਸਾਨਜੀਵਤੀਗੁਰਮੇਲਿ
ਹੁਹਰਿਰਸੁਪੀਵਾ॥੧॥ਰਹਾਉ॥ਹਉਹਰਿਗੁਣਗਾਵਾਨਿਤਹਰਿਸੁਣੀਹਰਿਹਰਿਗਤਿਕੀਨ
॥ਹਰਿਰਸੁਗੁਰਤੇਪਾਇਆਮੇਰਾਮਨੁਤਨੁਲੀਨ॥ਧਨੁਧਨੁਗੁਰੁਸਤਪੁਰਖੁਹੈਜਿਨਿਭਗਤਿ
ਹਰਿਦੀਨ॥ਜਿਸੁਗੁਰਤੇਹਰਿਪਾਇਆਸੋਗੁਰੁਹਮਕੀਨ॥੨॥ਗੁਣਦਾਤਾਹਰਿਰਾਇਹੈਹ
ਮਅਵਗਣਿਆਰੇ॥ਪਾਪੀਪਾਥਰਡੂਬਦੇਗੁਰਮਤਿਹਰਿਤਾਰੇ॥ਤੂੰਗੁਣਦਾਤਾਨਿਰਮਲਾ
ਹਮਅਵਗਣਿਆਰੇ॥ਹਰਿਸਰਣਾਗਤਿਰਾਖਿਲੇਹੁਮੂੜਮੁਗਧਨਿਸਤਾਰੇ॥੩॥ਸਹਜੁ
ਅਨੰਦੁਸਦਾਗੁਰਮਤੀਹਰਿਹਰਿਮਨਿਧਿਆਇਆ॥ਸਜਣੁਹਰਿਪ੍ਰਭੁਪਾਇਆਘਰਿਸੋ

ਹਿਲਾਗਾਇਆ॥ਹਰਿਦਇਆਧਾਰਿਪ੍ਰਭਬੇਨਤੀਹਰਿਹਰਿਚੇਤਾਇਆ॥ਜਨਨਾਨਕੁਮੰ
ਗੈਧੂੜਿਤਿਨਜਿਨਸਤਿਗੁਰੁਪਾਇਆ॥੪॥੪॥੧੮॥੩੮॥
ਗਉੜੀਗੁਆਰੇਰੀਮਹਲਾ੪ ਚਉਥਾਚਉਪਦੇ॥ ੴਸਤਿਗੁਰਪ੍ਰਸਾਦਿ॥
ਪੰਡਿਤੁਸਾਸਤਸਿਮ੍ਰਿਤਿਪੜਿਆ॥ਜੋਗੀਗੋਰਖੁਗੋਰਖੁਕਰਿਆ॥ਮੈਮੂਰਖਹਰਿਹਰਿਜ
ਪੁਪੜਿਆ॥੧॥ਨਾਜਾਨਾਕਿਆਗਤਿਰਾਮਹਮਾਰੀ॥ਹਰਿਭਜੁਮਨਮੇਰੇਤਰੁਭਉਜਲੁਤੂ
ਤਰੀ॥੧॥ਰਹਾਉ॥ਸੰਨਿਆਸੀਬਿਭੂਤਲਾਇਦੇਹਸਵਾਰੀ॥ਪਰਤ੍ਰਿਅਤਿਆਗੁਕਰੀਬ੍ਰ
ਹਮਚਾਰੀ॥ਮੈਮੂਰਖਹਰਿਆਸਤੁਮਾਰੀ॥੨॥ਖਤ੍ਰੀਕਰਮਕਰੇਸੂਰਤਣੁਪਾਵੈ॥ਸੂਦੁਵੈਸੁ
ਪਰਕਿਰਤਿਕਮਾਵੈ॥ਮੈਮੂਰਖਹਰਿਨਾਮੁਛਡਾਵੈ॥੩॥ਸਭਤੇਰੀਸ੍ਰਿਸਟਿਤੂੰਆਪਿਰਹਿਆ
ਸਮਾਈ॥ਗੁਰਮੁਖਿਨਾਨਕਦੇਵਡਿਆਈ॥ਮੈਅੰਧੁਲੇਹਰਿਟੇਕਟਿਕਾਈ॥੪॥੧॥੩੯॥
ਗਉੜੀਗੁਆਰੇਰੀਮਹਲਾ੪ ॥ਨਿਰਗੁਣਕਥਾਕਥਾਹੈਹਰਿਕੀ॥ਭਜੁਮਿਲਿਸ
ਧੂਸੰਗਤਿਜਨਕੀ॥ਤਰੁਭਉਜਲੁਅਕਥਕਥਾਸੁਨਿਹਰਿਕੀ॥੧॥ਗੋਬਿੰਦਸਤਸੰਗਤਿਮੇ
ਲਾਇ॥ਹਰਿਰਸੁਰਸਨਾਰਾਮਗੁਨਗਾਇ॥੧॥ਰਹਾਉ॥ਜੋਜਨਧਿਆਵਹਿਹਰਿਹਰਿਨਾਮ
॥ਤਿਨਦਾਸਨਿਦਾਸਕਰਹੁਹਮਰਾਮ॥ਜਨਕੀਸੇਵਾਊਤਮਕਾਮ॥੨॥ਜੋਹਰਿਕੀਹਰਿਕਥ
ਸੁਣਾਵੈ॥ਸੋਜਨੁਹਮਰੈਮਨਿਚਿਤਿਭਾਵੈ॥ਜਨਪਗਰੇਣੁਵਡਭਾਗੀਪਾਵੈ॥੩॥ਸੰਤਜ
ਨਾਸਿਉਪ੍ਰੀਤਿਬਨਿਆਈ॥ਜਿਨਕਉਲਿਖਤੁਲਿਖਿਆਧੁਰਿਪਾਈ॥ਤੇਜਨਨਾਨਕ
ਨਾਮਿਸਮਾਈ॥੪॥੨॥੪੦॥ਗਉੜੀਗੁਆਰੇਰੀਮਹਲਾ੪ ॥ਮਾਤਾਪ੍ਰੀਤਿਕਰੇ
ਪੁਤੁਖਾਇ॥ਮੀਨੇਪ੍ਰੀਤਿਭਈਜਲਿਨਾਇ॥ਸਤਿਗੁਰਪ੍ਰੀਤਿਗੁਰਸਿਖਮੁਖਿਪਾਇ॥੧॥ਤੇ
ਹਰਿਜਨਹਰਿਮੇਲਹੁਹਮਪਿਆਰੇ॥ਜਿਨਮਿਲਿਆਦੁਖਜਾਹਿਹਮਾਰੇ॥੧॥ਰਹਾਉ॥
ਜਿਉਮਿਲਿਬਛਰੇਗਊਪ੍ਰੀਤਿਲਗਾਵੈ॥ਕਾਮਨਿਪ੍ਰੀਤਿਜਾਪਿਰੁਘਰਿਆਵੈ॥ਹਰਿਜ
ਨਪ੍ਰੀਤਿਜਾਹਰਿਜਸੁਗਾਵੈ॥੨॥ਸਾਰਿੰਗਪ੍ਰੀਤਿਬਸੈਜਲਧਾਰਾ॥ਨਰਪਤਿਪ੍ਰੀਤਿਮਾਇ
ਆਦੇਖਿਪਸਾਰਾ॥ਹਰਿਜਨਪ੍ਰੀਤਿਜਪੈਨਿਰੰਕਾਰਾ॥੩॥ਨਰਪ੍ਰਾਣੀਪ੍ਰੀਤਿਮਾਇਆਧਨੁ
ਖਾਟੇ॥ਗੁਰਸਿਖਪ੍ਰੀਤਿਗੁਰੁਮਿਲੈਗਲਾਟੇ॥ਜਨਨਾਨਕਪ੍ਰੀਤਿਸਾਧਪਗਚਾਟੇ॥੪॥
੩॥੪੧॥ਗਉੜੀਗੁਆਰੇਰੀਮਹਲਾ੪ ॥ਭੀਖਕਪ੍ਰੀਤਿਭੀਖਪ੍ਰਭਪਾਇ॥ਭੂਖੇ

ਪ੍ਰੀਤਿਹੋਵੈਅੰਨੁਖਾਇ॥ਗੁਰਸਿਖਪ੍ਰੀਤਿਗੁਰਮਿਲਿਆਘਾਇ॥੧॥ਹਰਿਦਰਸਨੁਦੇਹੁਹ
ਰਿਆਸਤੁਮਰੀ॥ਕਰਿਕਿਰਪਾਲੋਚਪੂਰਿਹਮਾਰੀ॥੧॥ਰਹਾਉ॥ਚਕਵੀਪ੍ਰੀਤਿਸੂਰਜੁਮੁ
ਖਿਲਾਗੈ॥ਮਿਲੈਪਿਆਰੇਸਭਦੁਖਤਿਆਗੈ॥ਗੁਰਸਿਖਪ੍ਰੀਤਿਗੁਰੂਮੁਖਿਲਾਗੈ॥੨॥ਬ
ਛਰੇਪ੍ਰੀਤਿਖੀਰੁਮੁਖਿਖਾਇ॥ਹਿਰਦੈਬਿਗਸੈਦੇਖੈਮਾਇ॥ਗੁਰਸਿਖਪ੍ਰੀਤਿਗੁਰੂਮੁਖਿਲਾਇ
॥੩॥ਹੋਰੁਸਭਪ੍ਰੀਤਿਮਾਇਆਮੋਹੁਕਾਚਾ॥ਬਿਨਸਜਾਇਕੂਰਾਕਚੁਪਾਚਾ॥ਜਨਨਾਨਕ
ਪ੍ਰੀਤਿਤ੍ਰਿਪਤਿਗੁਰੁਸਾਚਾ॥੪॥੧੪॥੫੨॥ਗਉੜੀਗੁਆਰੇਰੀਮਹਲਾ੪ ॥
ਸਤਿਗੁਰਸੇਵਾਸਫਲਹੈਬਣੀ॥ਜਿਤੁਮਿਲਿਹਰਿਨਾਮੁਧਿਆਇਆਹਰਿਧਣੀ॥ਜਿਨ
ਹਰਿਜਪਿਆਤਿਨਪੀਛੈਛੂਟੀਘਣੀ॥੧॥ਗੁਰਸਿਖਹਰਿਬੋਲਹੁਮੇਰੇਭਾਈ॥ਹਰਿਬੋਲਤ
ਸਭਿਪਾਪਲਹਿਜਾਈ॥੧॥ਰਹਾਉ॥ਜਬਗੁਰੁਮਿਲਿਆਤਬਮਨੁਵਸਿਆਇਆ॥ਧਾ
ਵਤਪੰਚਰਹੇਹਰਿਧਿਆਇਆ॥ਅਨਦਿਨੁਨਗਰੀਹਰਿਗੁਣਗਾਇਆ॥੨॥ਸਤਿਗੁ
ਰਪਗਧੂਰਿਜਿਨਮੁਖਿਲਾਈ॥ਤਿਨਕੂੜਤਿਆਗੇਹਰਿਲਿਵਲਾਈ॥ਤੇਹਰਿਦਰਗਹ
ਮੁਖਊਜਲਭਾਈ॥੩॥ਗੁਰਸੇਵਾਆਪਿਹਰਿਭਾਵੈ॥ਕ੍ਰਿਸਨੁਬਲਭਦ੍ਰੁਗੁਰਪਗਲਗਿ
ਧਿਆਵੈ॥ਨਾਨਕਗੁਰਮੁਖਿਹਰਿਆਪਿਤਰਾਵੈ॥੪॥੫॥੫੩॥ਗਉੜੀਗੁਆਰੇਰੀਮਹ
ਲਾ੪ ॥ਹਰਿਆਪੇਜੋਗੀਡੰਡਾਧਾਰੀ॥ਹਰਿਆਪੇਰਵਿਰਹਿਆਬਨਵਾਰੀ॥ਹਰਿ
ਆਪੇਤਪੁਤਾਪੈਲਾਇਤਾਰੀ॥੧॥ਐਸਾਮੇਰਾਰਾਮੁਰਹਿਆਭਰਪੂਰਿ॥ਨਿਕਟਿਵਸੈਨਾਹੀ
ਹਰਿਦੂਰਿ॥੧॥ਰਹਾਉ॥ਹਰਿਆਪੇਸਬਦੁਸੁਰਤਿਧੁਨਿਆਪੇ॥ਹਰਿਆਪੇਵੇਖੈਵਿਗਸੈ
ਆਪੇ॥ਹਰਿਆਪਿਜਪਾਇਆਪੇਹਰਿਜਾਪੇ॥੨॥ਹਰਿਆਪੇਸਾਰਿੰਗਅੰਮ੍ਰਿਤਧਾਰਾ॥ਹ
ਰਿਅੰਮ੍ਰਿਤੁਆਪਿਪੀਆਵਣਹਾਰਾ॥ਹਰਿਆਪਿਕਰੇਆਪੇਨਿਸਤਾਰਾ॥੩॥ਹਰਿਆਪੇ
ਬੇੜੀਤੁਲਹਾਤਾਰਾ॥ਹਰਿਆਪੇਗੁਰਮਤੀਨਿਸਤਾਰਾ॥ਹਰਿਆਪੇਨਾਨਕਪਾਵੈਪਾਰਾ॥੪
॥੬॥੫੪॥ ਗਉੜੀਬੈਰਾਗਣਿਮਹਲਾ੪
॥ਸਾਹੁਹਮਾਰਾਤੂੰਧਣੀਜੈਸੀਤੂੰਰਾਸਿਦੇਹਿਤੈਸੀਹਮਲੇਹਿ॥ਹਰਿਨਾਮੁਵਣੰਜਹਰੰਗਸਿ
ਉਜੇਆਪਿਦਇਆਲੁਹੋਇਦੇਹਿ॥੧॥ਹਮਵਣਜਾਰੇਰਾਮਕੇ॥ਹਰਿਵਣਜੁਕਰਾਵੈਦੇ
ਰਾਸਿਰੇ॥੧॥ਰਹਾਉ॥ਲਾਹਾਹਰਿਭਗਤਿਧਨੁਖਟਿਆਹਰਿਸਚੇਸਾਹਮਨਿਭਾਇਆ॥

ਹਰਿਜਪਿਹਰਿਵਖਰੁਲਦਿਆਜਮੁਜਾਗਾਤੀਨੇੜਿਨਆਇਆ॥੨॥ਹੋਰੁਵਣਜੁਕਰ
ਹਿਵਾਪਾਰੀਏਅਨੰਤਤਰੰਗੀਦੁਖੁਮਾਇਆ॥ਓਇਜੇਹੈਵਣਜਿਹਰਿਲਾਇਆਫਲੁਤੇ
ਹਾਤਿਨਪਾਇਆ॥੩॥ਹਰਿਹਰਿਵਣਜੁਸੋਜਨੁਕਰੇਜਿਸੁਕ੍ਰਿਪਾਲੁਹੋਇਪ੍ਰਭੁਦੇਈ॥
ਜਨਨਾਨਕਸਾਹੁਹਰਿਸੇਵਿਆਫਿਰਿਲੇਖਾਮੂਲਿਨਲੇਈ॥੪॥੧॥੭॥੫੫॥ਗਉੜੀ
ਬੈਰਾਗਣਿਮਹਲਾ੪ ॥ਜਿਉਜਨਨੀਗਰਭੁਪਾਲਤੀਸੁਤਕੀਕਰਿਆਸਾ॥
ਵਡਾਹੋਇਧਨੁਖਾਟਿਦੇਇਕਰਿਭੋਗਬਿਲਾਸਾ॥ਤਿਉਹਰਿਜਨਪ੍ਰੀਤਿਹਰਿਰਾਖਦਾਦੇ
ਆਪਿਹਥਥਾਸਾ॥੧॥ਮੇਰੇਰਾਮਮੈਮੂਰਖਹਰਿਰਾਖੁਮੇਰੇਗੁਸਈਆ॥ਜਨਕੀਉਪਮਾਤੁਝ
ਹਿਵਡਈਆ॥੧॥ਰਹਾਉ॥ਮੰਦਰਿਘਰਿਆਨੰਦੁਹਰਿਹਰਿਜਸੁਮਨਿਭਾਵੈ॥ਸਭਰ
ਸਮੀਠੇਮੁਖਿਲਗਹਿਜਾਹਰਿਗੁਣਗਾਵੈ॥ਹਰਿਜਨੁਪਰਵਾਰੁਸਧਾਰੁਹੈਇਕੀਹਕੁਲੀ
ਸਭੁਜਗਤੁਛਡਾਵੈ॥੨॥ਜੋਕਿਛੁਕੀਆਸੁਹਰਿਕੀਆਹਰਿਕੀਵਡਿਆਈ॥ਹਰਿ
ਜੀਅਤੇਰੇਤੂੰਵਰਤਦਾਹਰਿਪੂਜਕਰਾਈ॥ਹਰਿਭਗਤਿਭੰਡਾਰਲਹਾਇਦਾਆਪੇਵਰ
ਤਾਈ॥੩॥ਲਾਲਾਹਾਟਿਵਿਹਾਝਿਆਕਿਆਤਿਸੁਚਤੁਰਾਈ॥ਜੇਰਾਜਿਬਹਾਲੇ
ਤਾਹਰਿਗੁਲਾਮੁਘਾਸੀਕਉਹਰਿਨਾਮੁਕਢਾਈ॥ਜਨੁਨਾਨਕੁਹਰਿਕਾਦਾਸੁਹੈਹਰਿਕੀ
ਵਡਿਆਈ॥੪॥੨॥੮॥੫੬॥ਗਉੜੀਗੁਆਰੇਰੀਮਹਲਾ੪ ॥ਕਿਰਸਾ
ਣੀਕਿਰਸਾਣੁਕਰੇਲੋਚੈਜੀਉਲਾਇ॥ਹਲੁਜੋਤੈਉਦਮੁਕਰੇਮੇਰਾਪੁਤੁਧੀਖਾਇ॥ਤਿ
ਉਹਰਿਜਨੁਹਰਿਹਰਿਜਪੁਕਰੇਹਰਿਅੰਤਿਛਡਾਇ॥੧॥ਮੈਮੂਰਖਕੀਗਤਿਕੀਜੈਮੇਰੇਰਾ
ਮ॥ਗੁਰਸਤਿਗੁਰਸੇਵਾਹਰਿਲਾਇਹਮਕਾਮ॥੧॥ਰਹਾਉ॥ਲੈਤੁਰੇਸਉਦਾਗਰੀਸਉ
ਦਾਗਰੁਧਾਵੈ॥ਧਨੁਖਟੈਆਸਾਕਰੈਮਾਇਆਮੋਹੁਵਧਾਵੈ॥ਤਿਉਹਰਿਜਨੁਹਰਿਹਰਿ
ਬੋਲਤਾਹਰਿਬੋਲਿਸੁਖੁਪਾਵੈ॥੨॥ਬਿਖੁਸੰਚੈਹਟਵਾਣੀਆਬਹਿਹਾਟਿਕਮਾਇ॥
ਮੋਹਝੂਠੁਪਸਾਰਾਝੂਠਕਾਝੂਠੇਲਪਟਾਇ॥ਤਿਉਹਰਿਜਨਿਹਰਿਧਨੁਸੰਚਿਆਹਰਿ
ਖਰਚੁਲੈਜਾਇ॥੩॥ਇਹੁਮਾਇਆਮੋਹਕੁਟੰਬੁਹੈਭਾਇਦੂਜੈਫਾਸ॥ਗੁਰਮਤੀਸੋਜ
ਨੁਤਰੈਜੋਦਾਸਨਿਦਾਸ॥ਜਨਿਨਾਨਕਿਨਾਮੁਧਿਆਇਆਗੁਰਮੁਖਿਪਰਗਾਸ॥੪॥੩
॥੯॥੫੭॥ਗਉੜੀਬੈਰਾਗਣਿਮਹਲਾ੪ ॥ਨਿਤਦਿਨਸੁਰਾਤਿਲਾਲਚੁਕਰੇ

Left page

ਭ੍ਰਮੈਭ੍ਰਮਾਇਆ॥ਵੇਗਾਰਿਫਿਰੈਵੇਗਾਰੀਆਸਿਰਿਭਾਰੁਉਠਾਇਆ॥ਜੋਗੁਰਕੀ
ਜਨੁਸੇਵਾਕਰੇਸੋਘਰਿਕੈਕੰਮਿਹਰਿਲਾਇਆ॥੧॥ਮੇਰੇਰਾਮਤੋੜਿਬੰਧਨਮਾਇਆਘ
ਰਕੈਕੰਮਿਲਾਇ॥ਨਿਤਹਰਿਗੁਣਗਾਵਹਹਰਿਨਾਮਿਸਮਾਇ॥੧॥ਰਹਾਉ॥ਨਰੁਪ੍ਰਾਣੀ
ਚਾਕਰੀਕਰੇਨਰਪਤਿਰਾਜੇਅਰਥਿਸਭਮਾਇਆ॥ਕੈਬੰਧੈਕੈਡਾਨਿਲੇਇਕੈਨਰਪਤਿ
ਮਰਿਜਾਇਆ॥ਧੰਨੁਧਨੁਸੇਵਾਸਫਲਸਤਿਗੁਰੂਕੀਜਿਤੁਹਰਿਹਰਿਨਾਮੁਜਪਿਹਰਿ
ਸੁਖੁਪਾਇਆ॥੨॥ਨਿਤਸਉਦਾਸੂਦੁਕੀਚੈਬਹੁਭਾਤਿਕਰਿਮਾਇਆਕੈਤਾਈ॥ਜਾ
ਲਾਹਾਦੇਇਤਾਸੁਖੁਮਨੇਤੋਟੈਮਰਿਜਾਈ॥ਜੋਗੁਣਸਾਝੀਗੁਰਸਿਉਕਰੇਨਿਤਨਿਤਸੁ
ਖੁਪਾਈ॥੩॥ਜਿਤਨੀਭੂਖਅਨਰਸਸਾਦਹੈਤਿਤਨੀਭੂਖਫਿਰਿਲਾਗੈ॥ਜਿਸੁਹਰਿ
ਆਪਿਕ੍ਰਿਪਾਕਰੇਸੋਵੇਚੇਸਿਰੁਗੁਰਆਗੈ॥ਜਨਨਾਨਕਹਰਿਰਸਿਤ੍ਰਿਪਤਿਆਫਿਰਿ
ਭੂਖਨਲਾਗੈ॥੪॥੪॥੧੦॥੪੮॥ਗਉੜੀਬੈਰਾਗਣਿਮਹਲਾ੪ ॥ਹਮਰੈਮ
ਨਿਚਿਤਿਹਰਿਆਸਨਿਤਕਿਉਦੇਖਾਹਰਿਦਰਸੁਤੁਮਾਰਾ॥ਜਿਨਿਪ੍ਰੀਤਿਲਾਈਸੋ
ਜਾਣਤਾਹਮਰੈਮਨਿਚਿਤਿਹਰਿਬਹੁਤੁਪਿਆਰਾ॥ਹਉਕੁਰਬਾਨੀਗੁਰਆਪਣੇਜਿ
ਨਿਵਿਛੁੜਿਆਮੇਲਿਆਮੇਰਾਸਿਰਜਨਹਾਰਾ॥੧॥ਮੇਰੇਰਾਮਹਮਪਾਪੀਸਰਣਿਪਰੇ
ਹਰਿਦੁਆਰਿ॥ਮਤੁਨਿਰਗੁਣਹਮਮੇਲੈਕਬਹੂੰਅਪੁਨੀਕਿਰਪਾਧਾਰਿ॥੧॥ਰਹਾਉ
॥ਹਮਰੇਅਵਗੁਣਬਹੁਤੁਬਹੁਤੁਹੈਬਹੁਬਾਰਬਾਰਹਰਿਗਣਤਨਆਵੈ॥ਤੂੰਗੁਣ
ਵੰਤਾਹਰਿਹਰਿਦਇਆਲੁਹਰਿਆਪੇਬਖਸਿਲੈਹਿਹਰਿਭਾਵੈ॥ਹਮਅਪਰਾਧੀਰ
ਖੇਗੁਰਸੰਗਤੀਉਪਦੇਸੁਦੀਓਹਰਿਨਾਮੁਛਡਾਵੈ॥੨॥ਤੁਮਰੇਗੁਣਕਿਆਕਹਾਮੇ
ਰੇਸਤਿਗੁਰਾਜਬਗੁਰੁਬੋਲਹਤਬਬਿਸਮੁਹੋਇਜਾਇ॥ਹਮਜੈਸੇਅਪਰਾਧੀ
ਅਵਰੁਕੋਈਰਾਖੈਜੈਸੇਹਮਸਤਿਗੁਰਿਰਾਖਿਲੀਏਛਡਾਇ॥ਤੂੰਗੁਰੁਪਿਤਾਤੂੰਹੈਗੁ
ਰੁਮਾਤਾਤੂੰਗੁਰੁਬੰਧਪੁਮੇਰਾਸਖਾਸਖਾਇ॥੩॥ਜੋਹਮਰੀਬਿਧਿਹੋਤੀਮੇਰੇਸਤਿਗੁ
ਰਾਸਾਬਿਧਿਤੁਮਹਰਿਜਾਣਹੁਆਪੇ॥ਹਮਭੁਲਤੇਫਿਰਤੇਕੋਈਬਾਤਨਪੂਛਤਾਗੁਰਸਤਿ
ਗੁਰਸੰਗਿਕੀਰੇਹਮਥਾਪੇ॥ਧੰਨੁਧੰਨੁਗੁਰੂਨਾਨਕਜਨਕੇਰਾਜਿਤੁਮਿਲਿਐਚੂਕੇਸਭਿਸੋਗ
ਸੰਤਾਪੇ॥੪॥੫॥੧੧॥੪੯॥ਗਉੜੀਬੈਰਾਗਣਿਮਹਲਾ੪ ॥ਕੰਚਨਨਾਰੀਮਹਿਜੀਉ

Right page

ਲੁਭਤੁਹੈਮੋਹੁਮੀਠਾਮਾਇਆ॥ਘਰਮੰਦਰਘੋੜੇਖੁਸੀਮਨੁਅਨਰਸਿਲਾਇਆ॥ਹਰਿਪ੍ਰਭੁ
ਚਿਤਿਨਆਵਈਕਿਉਛੂਟਾਮੇਰੇਹਰਿਰਾਇਆ॥੧॥ਮੇਰੇਰਾਮਇਹਨੀਚਕਰਮਹਰਿਮੇਰੇ
॥ਗੁਣਵੰਤਾਹਰਿਹਰਿਦਇਆਲੁਕਰਿਕਿਰਪਾਬਖਸਿਅਵਗਣਸਭਿਮੇਰੇ॥੧॥ਰਹਾ
ਉ॥ਕਿਛੁਰੂਪੁਨਹੀਕਿਛੁਜਾਤਿਨਾਹੀਕਿਛੁਢੰਗੁਨਮੇਰਾ॥ਕਿਆਮੁਹੁਲੈਬੋਲਹਗੁਣਬਿ
ਹੂਨਨਾਮੁਜਪਿਆਨਤੇਰਾ॥ਹਮਪਾਪੀਸੰਗਿਗੁਰਉਬਰੇਪੁੰਨੁਸਤਿਗੁਰਕੇਰਾ॥੨॥ਸਭੁਜੀਉ
ਪਿੰਡੁਮੁਖੁਨਕੁਦੀਆਵਰਤਣਕਉਪਾਣੀ॥ਅੰਨੁਖਾਣਾਕਪੜੁਪੈਨਣੁਦੀਆਰਸਅਨਿ
ਭੋਗਾਣੀ॥ਜਿਨਿਦੀਏਸੁਚਿਤਿਨਆਵਈਪਸੂਹਉਕਰਿਜਾਣੀ॥੩॥ਸਭੁਕੀਤਾਤੇਰ
ਵਰਤਦਾਤੂੰਅੰਤਰਜਾਮੀ॥ਹਮਜੰਤਵਿਚਾਰੇਕਿਆਕਰਹਸਭੁਖੇਲੁਤੁਮਸੁਆਮੀ॥ਜ
ਨਨਾਨਕੁਹਾਟਿਵਿਹਾਝਿਆਹਰਿਗੁਲਮਗੁਲਾਮੀ॥੪॥੬॥੧੨॥੫੦॥ਗਉੜੀਬੈਰਾ
ਗਣਿਮਹਲਾ੪ ॥ਜਿਉਜਨਨੀਸੁਤੁਜਣਿਪਾਲਤੀਰਾਖੈਨਦਰਿਮਝਾਰਿ॥ਅੰ
ਤਰਿਬਾਹਰਿਮੁਖਿਦੇਗਿਰਾਸੁਖਿਨੁਖਿਨੁਪੋਚਾਰਿ॥ਤਿਉਸਤਿਗੁਰੁਗੁਰਸਿਖਰਾਖਤਾਹਰਿ
ਪ੍ਰੀਤਿਪਿਆਰਿ॥੧॥ਮੇਰੇਰਾਮਹਮਬਾਰਿਕਹਰਿਪ੍ਰਭਕੇਹੈਇਆਣੇ॥ਧੰਨੁਧੰਨੁਗੁਰੂਗੁਰੁਸ
ਤਿਗੁਰੁਪਾਧਾਜਿਨਿਹਰਿਉਪਦੇਸੁਦੇਕੀਏਸਿਆਣੇ॥੧॥ਰਹਾਉ॥ਜੈਸੀਗਗਨਿਫਿਰੰਤੀ
ਊਡਤੀਕਪਰੇਬਾਗੇਵਾਲੀ॥ਓਹਰਾਖੈਚੀਤੁਪੀਛੈਬਿਚਿਬਚਰੇਨਿਤਹਿਰਦੈਸਾਰਿਸਮਾ
ਲੀ॥ਤਿਉਸਤਿਗੁਰਸਿਖਪ੍ਰੀਤਿਹਰਿਹਰਿਕੀਗੁਰੁਸਿਖਰਖੈਜੀਅਨਾਲੀ॥੨॥ਜੈਸੇਕ
ਤੀਤੀਸਬਤੀਸਹੈਵਿਚਿਰਾਖੈਰਸਨਾਮਾਸਰਤੁਕੇਰੀ॥ਕੋਈਜਾਣਹੁਮਾਸਕਾਤੀਕੈਕਿਛੁ
ਹਾਥਿਹੈਸਭਵਸਗਤਿਹੈਹਰਿਕੇਰੀ॥ਤਿਉਸੰਤਜਨਾਕੀਨਰਨਿੰਦਾਕਰਹਿਹਰਿਰਾਖੈਪੈਜ
ਜਨਕੇਰੀ॥੩॥ਭਾਈਮਤਕੋਈਜਾਣਹੁਕਿਸੀਕੈਕਿਛੁਹਾਥਿਹੈਸਭਕਰੇਕਰਾਇਆ॥ਜਰ
ਮਰਾਤਾਪੁਸਿਰਤਿਸਾਪੁਸਭੁਹਰਿਕੈਵਸਿਹੈਕੋਈਲਾਗਿਨਸਕੈਬਿਨੁਹਰਿਕਾਲਾਇਆ॥
ਐਸਾਹਰਿਨਾਮੁਮਨਿਚਿਤਿਨਿਤਿਧਿਆਵਹੁਜਨਨਾਨਕਜੋਅੰਤੀਅਉਸਰਿਲਏਛ
ਡਾਇਆ॥੪॥੭॥੧੩॥੫੧॥ਗਉੜੀਬੈਰਾਗਣਿਮਹਲਾ੪ ॥ਜਿਸੁਮਿਲਿਐ
ਮਨਿਹੋਇਅਨੰਦੁਸੋਸਤਿਗੁਰੁਕਹੀਐ॥ਮਨਕੀਦੁਬਿਧਾਬਿਨਸਿਜਾਇਹਰਿਪਰਮਪਦੁ
ਲਹੀਐ॥੧॥ਮੇਰਾਸਤਿਗੁਰੁਪਿਆਰਾਕਿਤੁਬਿਧਿਮਿਲੈ॥ਹਉਖਿਨੁਖਿਨੁਕਰੀਨਮ

ਸਕਾਹੁਮੇਰਾਗੁਰੁਪੂਰਾਕਿਉਮਿਲੈ॥੧॥ਰਹਾਉ॥ਕਰਿਕਿਰਪਾਹਰਿਮੇਲਿਆਮੇਰਾਸਤਿਗੁ
ਰੁਪੂਰਾ॥ਇਛਪੁੰਨੀਜਨਕੇਰੀਆ॥ਲੇਸਤਿਗੁਰਧੂਰਾ॥੨॥ਹਰਿਭਗਤਿਦ੍ਰਿੜਾਵੈਹਰਿਭ
ਗਤਿਸੁਣੈਤਿਸੁਸਤਿਗੁਰਮਿਲੀਐ॥ਤੋਟਾਮੂਲਿਨਆਵਈਹਰਿਲਾਭੁਨਿਤਿਦ੍ਰਿੜੀ
ਐ॥੩॥ਜਿਸਕਉਰਿਦੈਵਿਗਾਸੁਹੈਭਾਉਦੂਜਾਨਾਹੀ॥ਨਾਨਕਤਿਸੁਗੁਰਮਿਲਿਉਧ
ਰੈਹਰਿਗੁਣਗਾਵਾਹੀ॥੪॥੮॥੧੪॥੫੨॥

ਮਹਲਾ ੪ ਗਉੜੀਪੂਰਬੀ॥ ॥ਹਰਿਦਇਆਲਿਦਇਆਪ੍ਰਭਿਕੀਨੀਮੈਮ
ਨਿਤਨਿਮੁਖਿਹਰਿਬੋਲੀ॥ਗੁਰਮੁਖਿਰੰਗੁਭਇਆਅਤਿਗੂੜਾਹਰਿਰੰਗਿਭੀਨੀਮੇਰੀ
ਚੋਲੀ॥੧॥ਅਪੁਨੇਹਰਿਪ੍ਰਭਕੀਹਉਗੋਲੀ॥ਜਬਹਮਹਰਿਸੇਤੀਮਨੁਮਾਨਿਆਕਰਿਦੀ
ਨੋਜਗਤੁਸਭੁਗੋਲਅਮੋਲੀ॥੧॥ਰਹਾਉ॥ਕਰਹੁਬਿਬੇਕੁਸੰਤਜਨਭਾਈਖੋਜਿਹਿਰ
ਦੈਦੇਖਿਢੰਢੋਲੀ॥ਹਰਿਹਰਿਰੂਪੁਸਭਜੋਤਿਸਬਾਈਹਰਿਨਿਕਟਿਵਸੈਹਰਿਕੋਲੀ॥੨
॥ਹਰਿਹਰਿਨਿਕਟਿਵਸੈਸਭੁਜਗਕੈਅਪਰੰਪਰਪੁਰਖੁਅਤੋਲੀ॥ਹਰਿਹਰਿਪ੍ਰਗਟੁਕੀ
ਓਗੁਰਿਪੂਰੈਸਿਰੁਵੇਚਿਓਗੁਰਪਹਿਮੋਲੀ॥੩॥ਹਰਿਜੀਅੰਤਰਿਬਾਹਰਿਤੁਮਸਰਣ
ਗਤਿਤੁਮਵਡਪੁਰਖਵਡੋਲੀ॥ਜਨੁਨਾਨਕੁਅਨਦਿਨੁਹਰਿਗੁਣਗਾਵੈਮਿਲਿਸਤਿਗੁ
ਰਗੁਰਵੇਚੋਲੀ॥੪॥੧॥੧੫॥੫੩॥ਗਉੜੀਪੂਰਬੀਮਹਲਾ ੪ ॥ਜਗਜੀਵ
ਨਅਪਰੰਪਰਸੁਆਮੀਜਗਦੀਸੁਰਪੁਰਖਬਿਧਾਤੇ॥ਜਿਤੁਮਾਰਗਿਤੁਮਪ੍ਰੇਰਹੁਸੁਆਮੀ
ਤਿਤੁਮਾਰਗਿਹਮਜਾਤੇ॥੧॥ਰਾਮਮੇਰਾਮਨੁਹਰਿਸੇਤੀਰਾਤੇ॥ਸਤਸੰਗਤਿਮਿਲਿਰਾਮ
ਰਸੁਪਾਇਆਹਰਿਰਾਮੈਨਾਮਿਸਮਾਤੇ॥੧॥ਰਹਾਉ॥ਹਰਿਹਰਿਨਾਮੁਹਰਿਹਰਿਜਗਿਅ
ਵਖਧੁਹਰਿਹਰਿਨਾਮੁਹਰਿਸਾਤੇ॥ਤਿਨਕੇਪਾਪਦੋਖਸਭਿਬਿਨਸੇਜੋਗੁਰਮਤਿਰਾਮਰਸੁ
ਖਾਤੇ॥੨॥ਜਿਨਕਉਲਿਖਤੁਲਿਖੇਧੁਰਿਮਸਤਕਿਤੇਗੁਰਸੰਤੋਖਸਰਿਨਾਤੇ॥ਦੁਰਮ
ਤਿਮੈਲੁਗਈਸਭਤਿਨਕੀਜੋਰਾਮਨਾਮਰੰਗਿਰਾਤੇ॥੩॥ਰਾਮਤੁਮਆਪੇਆਪਿਆਪਿ
ਪ੍ਰਭੁਠਾਕੁਰਤੁਮਜੇਵਡਅਵਰੁਨਦਾਤੇ॥ਜਨੁਨਾਨਕੁਨਾਮੁਲਏਤਾਜੀਵੈਹਰਿਜਪੀਐਹ
ਰਿਕਿਰਪਾਤੇ॥੪॥੨॥੧੬॥੫੪॥ਗਉੜੀਪੂਰਬੀਮਹਲਾ ੪ ॥ਕਰਹੁਕ੍ਰਿਪਾ
ਜਗਜੀਵਨਦਾਤੇਮੇਰਾਮਨੁਹਰਿਸੇਤੀਰਾਚੇ॥ਸਤਿਗੁਰਿਬਚਨੁਦੀਓਅਤਿਨਿਰਮਲੁ

ਜਪਿਹਰਿਹਰਿਹਰਿਮਨੁਮਾਚੇ॥੧॥ਰਾਮਮੇਰਾਮਨੁਤਨੁਬੇਧਿਲੀਓਹਰਿਸਾਚੇ॥ਜਿਹਕਾਲਕੈ
ਮੁਖਿਜਗਤੁਸਭੁਗ੍ਰਸਿਆਗੁਰਸਤਿਗੁਰਕੈਬਚਨਿਹਰਿਹਮਬਾਚੇ॥੧॥ਰਹਾਉ॥ਜਿਨਕ
ਉਪ੍ਰੀਤਿਨਾਹੀਹਰਿਸੇਤੀਤੇਸਾਕਤਮੂੜਨਰਕਾਚੇ॥ਤਿਨਕਉਜਨਮੁਮਰਣੁਅਤਿਭਾਰੀਵਿ
ਚਿਵਿਸਟਾਮਰਿਮਰਿਪਾਚੇ॥੨॥ਤੁਮਦਇਆਲਸਰਣਿਪ੍ਰਤਿਪਾਲਕਮੋਕਉਦੀਜੈਦਾ
ਨੁਹਰਿਹਮਜਾਚੇ॥ਹਰਿਕੇਦਾਸਦਾਸਹਮਕੀਜੈਮਨੁਨਿਰਤਿਕਰੇਕਰਿਨਾਚੇ॥੩॥ਆਪੇਸਾ
ਹਵਡੇਪ੍ਰਭਸੁਆਮੀਹਮਵਣਜਾਰੇਹਹਿਤਾਚੇ॥ਮੇਰਾਮਨੁਤਨੁਜੀਉਰਾਸਿਸਭਤੇਰੀਜਨ
ਨਾਨਕਕੇਸਾਹਪ੍ਰਭਸਾਚੇ॥੪॥੩॥੧੭॥੫੫॥ਗਉੜੀਪੂਰਬੀਮਹਲਾ ੪ ॥
ਤੁਮਦਇਆਲਸਰਬਦੁਖਭੰਜਨਇਕਬਿਨਉਸੁਨਹੁਦੇਕਾਨੇ॥ਜਿਸਤੇਤੁਮਹਰਿਜਾ
ਨੇਸੁਆਮੀਸੋਸਤਿਗੁਰੁਮੇਲਿਮੇਰਾਪ੍ਰਾਨੇ॥੧॥ਰਾਮਹਮਸਤਿਗੁਰਪਾਰਬ੍ਰਹਮਕਰਿਮਾਨੇ
॥ਹਮਮੂੜਮੁਗਧਅਸੁਧਮਤਿਹੋਤੇਗੁਰਸਤਿਗੁਰਕੈਬਚਨਿਹਰਿਹਮਜਾਨੇ॥੧॥ਰਹਾ
ਉ॥ਜਿਤਨੇਰਸਅਨਰਸਹਮਦੇਖੇਸਭਤਿਤਨੇਫੀਕਫੀਕਾਨੇ॥ਹਰਿਕਾਨਾਮੁਅੰਮ੍ਰਿਤਰ
ਸੁਚਾਖਿਆਮਿਲਿਸਤਿਗੁਰਮੀਠਰਸਗਾਨੇ॥੨॥ਜਿਨਕਉਗੁਰੁਸਤਿਗੁਰੁਨਹੀਭੇਟਿ
ਆਤੇਸਾਕਤਮੂੜਦਿਵਾਨੇ॥ਤਿਨਕੇਕਰਮਹੀਨਧੁਰਿਪਾਏਦੇਖਿਦੀਪਕੁਮੋਹਿਪਚਾਨੇ॥
੩॥ਜਿਨਕਉਤੁਮਦਇਆਕਰਿਮੇਲਹੁਤੇਹਰਿਹਰਿਸੇਵਲਗਾਨੇ॥ਜਨਨਾਨਕਹਰਿਹ
ਰਿਹਰਿਜਪਿਪ੍ਰਗਟੇਮਤਿਗੁਰਮਤਿਨਾਮਿਸਮਾਨੇ॥੪॥੪॥੧੮॥੫੬॥ਗਉੜੀਪੂਰ
ਬੀਮਹਲਾ ੪ ॥ਮੇਰੇਮਨਸੋਪ੍ਰਭੁਸਦਾਨਾਲਿਹੈਸੁਆਮੀਕਹੁਕਿਥੈਹਰਿਪਹੁ
ਨਸੀਐ॥ਹਰਿਆਪੇਬਖਸਿਲਏਪ੍ਰਭੁਸਾਚਾਹਰਿਆਪਿਛਡਾਏਛੁਟੀਐ॥੧॥ਮੇ
ਰੇਮਨਜਪਿਹਰਿਹਰਿਹਰਿਮਨਿਜਪੀਐ॥ਸਤਿਗੁਰਕੀਸਰਣਾਈਭਜਿਪਉਮੇਰੇਮਨਾ
ਗੁਰਸਤਿਗੁਰਪੀਛੈਛੁਟੀਐ॥੧॥ਰਹਾਉ॥ਮੇਰੇਮਨਸੇਵਹੁਸੋਪ੍ਰਭਸ੍ਰਬਸੁਖਦਾਤਾਜਿ
ਤੁਸੇਵਿਐਨਿਜਘਰਿਵਸੀਐ॥ਗੁਰਮੁਖਿਜਾਇਲਹਹੁਘਰੁਅਪਨਾਘਸਿਚੰਦਨੁ
ਹਰਿਜਸੁਘਸੀਐ॥੨॥ਮੇਰੇਮਨਹਰਿਹਰਿਹਰਿਹਰਿਹਰਿਜਸੁਊਤਮੁਲੈਲਾਹਾਹਰਿ
ਮਨਿਹਸੀਐ॥ਹਰਿਹਰਿਆਪਿਦਇਆਕਰਿਦੇਵੈਤਾਅੰਮ੍ਰਿਤੁਹਰਿਰਸੁਚਖੀਐ॥
੩॥ਮੇਰੇਮਨਨਾਮਾਬਿਨਾਜੋਦੂਜੈਲਾਗੇਤੇਸਾਕਤਨਰਜਮਿਘੁਟੀਐ॥ਤੇਸਾਕਤਚੋਰ

ਜਿਨਨਾਮੁਵਿਸਾਰਿਆਮਨਤਿਨਕੈਨਿਕਟਿਨਭਿਟੀਐ॥੪॥ਮੇਰੇਮਨਸੇਵਹੁਅਲਖਨਿ
ਰੰਜਨਨਰਹਰਿਜਿਤੁਸੇਵਿਐਲੇਖਾਛੁਟੀਐ॥ਜਨਨਾਨਕਹਰਿਪ੍ਰਭਿਪੂਰੇਕੀਏਖਿਨੁ
ਮਾਸਾਤੋਲੁਨਘਟੀਐ॥੫॥੫॥੧੯॥੫੭॥ਗਉੜੀਪੂਰਬੀਮਹਲਾ੪ ॥
ਹਮਰੇਪ੍ਰਾਨਵਸਗਤਿਪ੍ਰਭਤੁਮਰੈਮੇਰਾਜੀਉਪਿੰਡੁਸਭਤੇਰੀ॥ਦਇਆਕਰਹੁਹਰਿਦ
ਰਸੁਦਿਖਾਵਹੁਮੇਰੈਮਨਿਤਨਿਲੋਚਘਣੇਰੀ॥੧॥ਰਾਮਮੇਰੈਮਨਿਤਨਿਲੋਚਮਿਲਣ
ਹਰਿਕੇਰੀ॥ਗੁਰਕ੍ਰਿਪਾਲਿਕ੍ਰਿਪਾਕਿੰਚਤਗੁਰਿਕੀਨੀਹਰਿਮਿਲਿਆਆਇਪ੍ਰਭੁਮੇਰੀ
॥੧॥ਰਹਾਉ॥ਜੋਹਮਰੈਮਨਚਿਤਿਹੈਸੁਆਮੀਸਾਬਿਧਿਤੁਮਹਰਿਜਾਨਹੁਮੇਰੀ॥ਅ
ਨਦਿਨੁਨਾਮੁਜਪੀਸੁਖੁਪਾਈਨਿਤਜੀਵਾਆਸਹਰਿਤੇਰੀ॥੨॥ਗੁਰਿਸਤਿਗੁਰਿਦਾਤੈਪੰ
ਥੁਬਤਾਇਆਹਰਿਮਿਲਿਆਆਇਪ੍ਰਭੁਮੇਰੀ॥ਅਨਦਿਨੁਅਨਦੁਭਇਆਵਡ
ਭਾਗੀਸਭਆਸਪੁਜੀਜਨਕੇਰੀ॥੩॥ਜਗੰਨਾਥਜਗਦੀਸੁਰਕਰਤੇਸਭਵਸਗਤਿ
ਹੈਹਰਿਕੇਰੀ॥ਜਨਨਾਨਕਸਰਣਾਗਤਿਆਏਹਰਿਰਾਖਹੁਪੈਜਜਨਕੇਰੀ॥੪॥੬॥
੨੦॥੫੮॥ਗਉੜੀਪੂਰਬੀਮਹਲਾ੪ ॥ਇਹੁਮਨੁਖਿਨੁਨਟਿਕੈਬਹੁਰੰ
ਗੀਦਹਦਹਦਿਸਿਚਲਿਚਲਿਹਾਢੇ॥ਗੁਰੁਪੂਰਾਪਾਇਆਵਡਭਾਗੀਹਰਿਮੰਤ੍ਰੁ
ਦੀਆਮਨੁਠਾਢੇ॥੧॥ਰਾਮਹਮਸਤਿਗੁਰਲਾਲੇਕਾਂਢੇ॥੧॥ਰਹਾਉ॥ਹਮਰੈਮਸਤਕਿ
ਦਾਗੁਦਗਾਨਾਹਮਕਰਜਗੁਰੂਬਹੁਸਾਢੇ॥ਪਰਉਪਕਾਰੁਪੁੰਨੁਬਹੁਕੀਆਭਉਦੁਤਰੁ
ਤਾਰਿਪਰਾਢੇ॥੨॥ਜਿਨਕਉਪ੍ਰੀਤਿਰਿਦੈਹਰਿਨਾਹੀਤਿਨਕੂਰੇਗਾਢਨਗਾਢੇ॥ਜਿਉ
ਪਾਣੀਕਾਗਦੁਬਿਨਸਿਜਾਤਹੈਤਿਉਮਨਮੁਖਗਰਭਿਗਲਾਢੇ॥੩॥ਹਮਜਾਨਿਆ
ਕਛੂਨਜਾਨਹਆਗੈਜਿਉਹਰਿਰਾਖੈਤਿਉਠਾਢੇ॥ਹਮਭੂਲਚੂਕਗੁਰਕਿਰਪਾਧਾਰ
ਹੁਜਨਨਾਨਕਕੁਤਰੇਕਾਢੇ॥੪॥੭॥੨੧॥੫੯॥ਗਉੜੀਪੂਰਬੀਮਹਲਾ੪
॥ਕਾਮਿਕਰੋਧਿਨਗਰੁਬਹੁਭਰਿਆਮਿਲਿਸਾਧੂਖੰਡਲਖੰਡਾਹੇ॥ਪੂਰਬਿਲਿਖਤ
ਲਿਖੇਗੁਰੁਪਾਇਆਮਨਿਹਰਿਲਿਵਮੰਡਲਮੰਡਾਹੇ॥੧॥ਕਰਿਸਾਧੂਅੰਜੁਲੀਪੁੰਨੁ
ਵਡਾਹੇ॥ਕਰਿਡੰਡਉਤਪੁਨੁਵਡਾਹੇ॥੧॥ਰਹਾਉ॥ਸਾਕਤਹਰਿਰਸਸਾਦੁਨਜਾਣਿ
ਆਤਿਨਅੰਤਰਿਹਉਮੈਕੰਡਾਹੇ॥ਜਿਉਜਿਉਚਲਹਿਚੁਭੈਦੁਖੁਪਾਵਹਿਜਮਕਾਲੁ

ਸਹਹਿਸਿਰਿਡੰਡਾਹੇ॥੨॥ਹਰਿਜਨਹਰਿਹਰਿਨਾਮਿਸਮਾਣੇਦੁਖੁਜਨਮਮਰਣਭਵ
ਖੰਡਾਹੇ॥ਅਬਿਨਾਸੀਪੁਰਖੁਪਾਇਆਪਰਮੇਸਰੁਬਹੁਸੋਭਖੰਡਬ੍ਰਹਮੰਡਾਹੇ॥੩॥ਹਮਗਰੀਬਮ
ਸਕੀਨਪ੍ਰਭਤੇਰੇਹਰਿਰਾਖੁਰਾਖੁਵਡਵਡਾਹੇ॥ਜਨਨਾਨਕਨਾਮੁਅਧਾਰੁਟੇਕਹੈਹਰਿਨਾਮੇਹੀਸੁ
ਖੁਮੰਡਾਹੇ॥੪॥੮॥੨੨॥੬੦॥ਗਉੜੀਪੂਰਬੀਮਹਲਾ੪ ॥ਇਸੁਗੜਮਹਿਹਰਿ
ਰਾਮਰਾਇਹੈਕਿਛੁਸਾਦੁਨਪਾਵੈਧੀਠਾ॥ਹਰਿਦੀਨਦਇਆਲਿਅਨੁਗ੍ਰਹੁਕੀਆਹਰਿਗੁਰਸਬ
ਦੀਚਖਿਡੀਠਾ॥੧॥ਰਾਮਹਰਿਕੀਰਤਨੁਗੁਰਲਿਵਮੀਠਾ॥੧॥ਰਹਾਉ॥ਹਰਿਅਗਮੁਅਗੋਚ
ਰੁਪਾਰਬ੍ਰਹਮੁਹੈਮਿਲਿਸਤਿਗੁਰਲਾਗਿਬਸੀਠਾ॥ਜਿਨਗੁਰਬਚਨਸੁਖਾਨੇਹੀਅਰੈਤਿਨਆ
ਗੈਆਣਿਪਰੀਠਾ॥੨॥ਮਨਮੁਖਹੀਅਰਾਅਤਿਕਠੋਰੁਹੈਤਿਨਅੰਤਰਿਕਾਰਕਰੀਠਾ॥ਬਿ
ਸੀਅਰਕਉਬਹੁਦੂਧੁਪੀਆਈਐਬਿਖੁਨਿਕਸੈਫੋਲਿਫੁਲੀਠਾ॥੩॥ਹਰਿਪ੍ਰਭਆਨਿ
ਮਿਲਾਵਹੁਗੁਰੁਸਾਧੂਘਸਿਗਰੁੜੁਸਬਦੁਮੁਖਿਲੀਠਾ॥ਜਨਨਾਨਕਗੁਰਕੇਲਾਲੇਗੋਲੇ
ਲਗਿਸੰਗਤਿਕਰੂਆਮੀਠਾ॥੪॥੯॥੨੩॥੬੧॥ਗਉੜੀਪੂਰਬੀਮਹਲਾ੪ ॥
ਹਰਿਹਰਿਅਰਥਿਸਰੀਰੁਹਮਬੇਚਿਆਪੂਰੇਗੁਰਕੈਆਗੇ॥ਸਤਿਗੁਰਦਾਤੈਨਾਮੁਦਿੜਾਇਆ
ਮੁਖਿਮਸਤਕਿਭਾਗਸਭਾਗੇ॥੧॥ਰਾਮਗੁਰਮਤਿਹਰਿਲਿਵਲਾਗੇ॥੧॥ਰਹਾਉ॥ਘਟਿਘ
ਟਿਰਮਈਆਰਮਤਰਾਮਰਾਇਗੁਰਸਬਦਿਗੁਰੂਲਿਵਲਾਗੇ॥ਹਉਮਨੁਤਨੁਦੇਵਉਕਾਟਿ
ਗੁਰੂਕਉਮੇਰਾਭ੍ਰਮੁਭਉਗੁਰਬਚਨੀਭਾਗੇ॥੨॥ਅੰਧਿਆਰੈਦੀਪਕਆਨਿਜਲਾਏਗੁਰਗਿ
ਆਨਿਗੁਰੂਲਿਵਲਾਗੇ॥ਅਗਿਆਨੁਅੰਧੇਰਾਬਿਨਸਿਬਿਨਾਸਿਓਘਰਿਵਸਤੁਲਹੀਮਨ
ਜਾਗੇ॥੩॥ਸਾਕਤਬਧਿਕਮਾਇਆਧਾਰੀਤਿਨਜਮਜੋਹਨਿਲਾਗੇ॥ਉਨਸਤਿਗੁਰਆਗੈਸੀ
ਸੁਨਬੇਚਿਆਓਇਆਵਹਿਜਾਹਿਅਭਾਗੇ॥੪॥ਹਮਰਾਬਿਨਉਸੁਨਹੁਪ੍ਰਭਠਾਕੁਰਹਮਸਰ
ਣਿਪ੍ਰਭੂਹਰਿਮਾਗੇ॥ਜਨਨਾਨਕਕੀਲਜਪਾਤਿਗੁਰੂਹੈਸਿਰੁਬੇਚਿਓਸਤਿਗੁਰਆਗੇ॥੫॥੧੦॥
੨੪॥੬੨॥ਗਉੜੀਪੂਰਬੀਮਹਲਾ੪ ॥ਹਮਅਹੰਕਾਰੀਅਹੰਕਾਰਅਗਿਆਨ
ਮਤਿਗੁਰਿਮਿਲਿਐਆਪੁਗਵਾਇਆ॥ਹਉਮੈਰੋਗੁਗਇਆਸੁਖੁਪਾਇਆਧਨੁਧੰਨੁਗੁਰੂ
ਹਰਿਰਾਇਆ॥੧॥ਰਾਮਗੁਰਕੈਬਚਨਿਹਰਿਪਾਇਆ॥੧॥ਰਹਾਉ॥ਮੇਰੈਹੀਅਰੈਪ੍ਰੀਤਿਰਾਮਰਾ
ਇਕੀਗੁਰਿਮਾਰਗੁਪੰਥੁਬਤਾਇਆ॥ਮੇਰਾਜੀਉਪਿੰਡੁਸਭੁਸਤਿਗੁਰਆਗੈਜਿਨਿਵਿਛੁੜਿ

ਆਹਰਿਗਾਲਿਭਾਇਆ॥੨॥ਮੇਰੈਅੰਤਰਿਪ੍ਰੀਤਿਲਗੀਦੇਖਨਕਉਗੁਰਿਹਿਰਦੈਨਾਲਿਦਿਖ
ਇਆ॥ਸਹਜਅਨੰਦੁਭਇਆਮਨਿਮੋਰੈਗੁਰਆਗੈਆਪੁਵੇਚਾਇਆ॥੩॥ਹਮਅਪਰਾ
ਧਪਾਪਬਹੁਕੀਨੇਕਰਿਦੁਸਟੀਚੋਰਚੁਰਾਇਆ॥ਅਬਨਾਨਕਸਰਣਾਗਤਿਆਏਹਰਿਰਾਖਹੁ
ਲਾਜਹਰਿਭਾਇਆ॥੪॥੧੧॥੨੫॥੬੩॥ਗਉੜੀਪੂਰਬੀਮਹਲਾ ੪ ॥ਗੁਰਮਤਿਬ
ਜੈਸਬਦੁਅਨਾਹਦੁਗੁਰਮਤਿਮਨੂਆਗਾਵੈ॥ਵਡਭਾਗੀਗੁਰਦਰਸਨੁਪਾਇਆਧਨੁਧੰਨੁਗੁਰੂ
ਲਿਵਲਾਵੈ॥੧॥ਗੁਰਮੁਖਿਹਰਿਲਿਵਲਾਵੈ॥੧॥ਰਹਾਉ॥ਹਮਰਾਠਾਕੁਰੁਸਤਿਗੁਰੁਪੂਰਾਮ
ਨੁਗੁਰਕੀਕਾਰਕਮਾਵੈ॥ਹਮਮਲਿਮਲਿਧੋਵਹਪਾਵਗੁਰੂਕੇਜੋਹਰਿਹਰਿਕਥਾਸੁਨਾਵੈ॥੨॥
ਹਿਰਦੈਗੁਰਮਤਿਰਾਮਰਸਾਇਣੁਜਿਹਵਾਹਰਿਗੁਣਗਾਵੈ॥ਮਨਰਸਕਿਰਸਕਿਹਰਿਰਸਿਆ
ਘਾਨੇਫਿਰਿਬਹੁਰਿਨਭੂਖਲਗਾਵੈ॥੩॥ਕੋਈਕਰੈਉਪਾਵਅਨੇਕਬਹੁਤੇਰੇਬਿਨੁਕਿਰਪਾਨ
ਮੁਨਪਾਵੈ॥ਜਨਨਾਨਕਕਉਹਰਿਕਿਰਪਾਧਾਰੀਮਤਿਗੁਰਮਤਿਨਾਮੁਦ੍ਰਿੜਾਵੈ॥੪॥੧੨॥੨੬॥
੬੪॥ਰਾਗੁਗਉੜੀਮਾਝਮਹਲਾ ੪ ॥ਗੁਰਮੁਖਿਜਿੰਦੂਜਪਿਨਾਮੁਕਰੰਮਾ॥ਮਤਿਮਾ
ਤਾਮਤਿਜੀਉਨਾਮੁਮੁਖਿਰਾਮਾ॥ਸੰਤੋਖੁਪਿਤਾਕਰਿਗੁਰੁਪੁਰਖੁਅਜਨਮਾ॥ਵਡਭਾਗੀਮਿਲੁ
ਰਾਮਾ॥੧॥ਗੁਰੁਜੋਗੀਪੁਰਖੁਮਿਲਿਆਰੰਗੁਮਾਣੀਜੀਉ॥ਗੁਰੁਹਰਿਰੰਗਿਰਤੜਾਸਦਾਨਿਰ
ਬਾਣੀਜੀਉ॥ਵਡਭਾਗੀਮਿਲੁਸੁਘੜੁਸੁਜਾਣੀਜੀਉ॥ਮੇਰਾਮਨੁਤਨੁਹਰਿਰੰਗਿਭਿੰਨਾ॥
੨॥ਆਵਹੁਸੰਤਹੁਮਿਲਿਨਾਮੁਜਪਾਹਾ॥ਵਿਚਿਸੰਗਤਿਨਾਮੁਸਦਾਲੈਲਾਹਾਜੀਉ॥ਕਰਿ
ਸੇਵਾਸੰਤਾਅੰਮ੍ਰਿਤੁਮੁਖਿਪਾਹਾਜੀਉ॥ਮਿਲੁਪੂਰਬਿਲਿਖਿਅੜੇਧੁਰਿਕਰਮਾ॥੩॥ਸਾਵ
ਣਿਵਰਸੁਅੰਮ੍ਰਿਤਿਜਗੁਛਾਇਆਜੀਉ॥ਮਨੁਮੋਰੁਕੁਹੁਕਿਅੜਾਸਬਦੁਮੁਖਿਪਾਇਆ॥
ਹਰਿਅੰਮ੍ਰਿਤੁਵੁਠੜਾਮਿਲਿਆਹਰਿਰਾਇਆਜੀਉ॥ਜਨਨਾਨਕਪ੍ਰੇਮਿਰਤੰਨਾ॥੪॥੧॥੨੭॥
॥੬੫॥ਗਉੜੀਮਾਝਮਹਲਾ ੪ ॥ਆਉਸਖੀਗੁਣਕਾਮਣਕਰੀਹਾਜੀਉ॥
ਮਿਲਿਸੰਤਜਨਾਰੰਗੁਮਾਣਿਹਰਲੀਆਜੀਉ॥ਗੁਰਦੀਪਕੁਗਿਆਨੁਸਦਾਮਨਿਬਲੀ
ਆਜੀਉ॥ਹਰਿਤੁਠੈਢੁਲਿਢੁਲਿਮਿਲੀਆਜੀਉ॥੧॥ਮੇਰੈਮਨਿਤਨਿਪ੍ਰੇਮੁਲਗਾਹਰਿਢੋ
ਲੇਜੀਉ॥ਮੈਮੇਲੇਮਿਤ੍ਰੁਸਤਿਗੁਰੁਵੇਚੋਲੇਜੀਉ॥ਮਨੁਦੇਵਾਂਸੰਤਾਮੇਰਾਪ੍ਰਭੁਮੇਲੇਜੀਉ॥
ਹਰਿਵਿਟੜਿਅਹੁਸਦਾਘੋਲੇਜੀਉ॥੨॥ਵਸੁਮੇਰੇਪਿਆਰਿਆਵਸੁਮੇਰੇਗੋਵਿਦਾਹਰਿ

ਕਰਿਕਿਰਪਾਮਨਿਵਸੁਜੀਉ॥ਮਨਿਚਿੰਦਿਅੜਾਫਲੁਪਾਇਆਮੇਰੇਗੋਵਿੰਦਾਗੁਰੁਪੂਰੈਵੀ ੮੭
ਗਾਸੁਜੀਉ॥ਹਰਿਨਾਮੁਮਿਲਿਆਸੋਹਾਗਣੀਮੇਰੇਗੋਵਿੰਦਾਮਨਿਅਨਦਿਨੁਅਨਦੁਰਹਸੁ
ਜੀਉ॥ਹਰਿਪਾਇਅੜਾਵਡਭਾਗੀਈਮੇਰੇਗੋਵਿੰਦਾਨਿਤਲੈਲਾਹਾਮਨਿਹਸੁਜੀਉ॥੩॥ਹ
ਰਿਆਪਿਉਪਾਏਹਰਿਆਪੇਵੇਖੈਹਰਿਆਪੇਕਾਰੈਲਾਇਆਜੀਉ॥ਇਕਿਖਾਵਹਿਬਖਸ
ਤੋਟਿਨਆਵੈਇਕਨਾਫਕਾਪਾਇਆਜੀਉ॥ਇਕਿਰਾਜੇਤਖਤਿਬਹਹਿਨਿਤਸੁਖੀਏਇਕਨਾ
ਭਿਖਮੰਗਾਇਆਜੀਉ॥ਸਭੁਇਕੋਸਬਦੁਵਰਤਦਾਮੇਰੇਗੋਵਿਦਾਜਨਨਾਨਕਨਾਮੁਧਿਆਇ
ਆਜੀਉ॥੪॥੨॥੨੮॥੬੬॥ਗਉੜੀਮਾਝਮਹਲਾ ੪ ॥ਮਨਮਾਹੀਮਨਮਾਹੀਮੇ
ਰੇਗੋਵਿੰਦਾਹਰਿਰੰਗਿਰਤਾਮਨਮਾਹੀਜੀਉ॥ਹਰਿਰੰਗੁਨਾਲਿਨਲਖੀਐਮੇਰੇਗੋਵਿਦਾਗੁਰੁਪੂ
ਰਾਅਲਖੁਲਖਾਹੀਜੀਉ॥ਹਰਿਹਰਿਨਾਮੁਪਰਗਾਸਿਆਮੇਰੇਗੋਵਿੰਦਾਸਭਦਾਲਦਦੁਖ
ਲਹਿਜਾਹੀਜੀਉ॥ਹਰਿਪਦੁਊਤਮੁਪਾਇਆਮੇਰੇਗੋਵਿੰਦਾਵਡਭਾਗੀਨਾਮਿਸਮਾਹੀਜੀਉ॥
੧॥ਨੈਣੀਮੇਰੇਪਿਆਰਿਆਨੈਣੀਮੇਰੇਗੋਵਿਦਾਕਿਨੈਹਰਿਪ੍ਰਭੁਡਿਠੜਾਨੈਣੀਜੀਉ॥ਮੇਰਾਮਨੁ
ਤਨੁਬਹੁਤੁਬੈਰਾਗਿਆਮੇਰੇਗੋਵਿੰਦਾਹਰਿਬਾਝਹੁਧਨਕੁਮਲੈਣੀਜੀਉ॥ਸੰਤਜਨਾਮਿਲਿ
ਪਾਇਆਮੇਰੇਗੋਵਿਦਾਮੇਰਾਹਰਿਪ੍ਰਭੁਸਜਣੁਸੈਣੀਜੀਉ॥ਹਰਿਆਇਮਿਲਿਆਜਗਜੀ
ਵਨੁਮੇਰੇਗੋਵਿੰਦਾਮੈਸੁਖਿਵਿਹਾਣੀਰੈਣੀਜੀਉ॥੨॥ਮੈਮੇਲਹੁਸੰਤਮੇਰਾਹਰਿਪ੍ਰਭੁਸਜਣੁਮੈ
ਮਨਿਤਨਿਭੁਖਲਗਾਈਆਜੀਉ॥ਹਉਰਹਿਨਸਕਉਬਿਨੁਦੇਖੇਮੇਰੇਪ੍ਰੀਤਮਮੈਅੰਤਰਿਬਿਰ
ਹੁਹਰਿਲਾਈਆਜੀਉ॥ਹਰਿਰਾਇਆਮੇਰਾਸਜਣੁਪਿਆਰਾਗੁਰੁਮੇਲੇਮੇਰਾਮਨੁਜੀਵਾਈ
ਆਜੀਉ॥ਮੇਰੈਮਨਿਤਨਿਆਸਾਪੂਰੀਆਮੇਰੇਗੋਵਿੰਦਾਹਰਿਮਿਲਿਆਮਨਿਵਾਧਾਈਆ
ਜੀਉ॥੩॥ਵਾਰੀਮੇਰੇਗੋਵਿੰਦਾਵਾਰੀਮੇਰੇਪਿਆਰਿਆਹਉਤੁਧੁਵਿਟੜਿਅਹੁਸਦਵਾਰੀ
ਜੀਉ॥ਮੇਰੈਮਨਿਤਨਿਪ੍ਰੇਮੁਪਿਰੰਮਕਾਮੇਰੇਗੋਵਿਦਾਹਰਿਪੂੰਜੀਰਾਖੁਹਮਾਰੀਜੀਉ॥ਸਤਿਗੁਰ
ਵਿਸਟੁਮੇਲਿਮੇਰੇਗੋਵਿੰਦਾਹਰਿਮੇਲੇਕਰਿਰੈਬਾਰੀਜੀਉ॥ਹਰਿਨਾਮੁਦਇਆਕਰਿਪਾਇਆ
ਮੇਰੇਗੋਵਿੰਦਾਜਨਨਾਨਕੁਸਰਣਿਤੁਮਾਰੀਜੀਉ॥੪॥੩॥੨੯॥੬੭॥ਗਉੜੀਮਾਝਮਹਲਾ੪
॥ਚੋਜੀਮੇਰੇਗੋਵਿੰਦਾਚੋਜੀਮੇਰੇਪਿਆਰਿਆਹਰਿਪ੍ਰਭੁਮੇਰਾਚੋਜੀਜੀਉ॥ਹਰਿਆਪੇਕਾਨੁਉ
ਪਾਇਦਾਮੇਰੇਗੋਵਿਦਾਹਰਿਆਪੇਗੋਪੀਖੋਜੀਜੀਉ॥ਹਰਿਆਪੇਸਭਘਟਭੋਗਦਾਮੇਰੇਗੋਵਿੰ

ਦਾਆਪੇਰਸੀਆਭੋਗੀਜੀਉ॥ਹਰਿਸੁਜਾਣੁਨਭੁਲਈਮੇਰੇਗੋਵਿੰਦਾਆਪੇਸਤਿਗੁਰੁਜੋਗੀ
ਜੀਉ॥੧॥ਆਪੇਜਗਤੁਉਪਾਇਦਾਮੇਰੇਗੋਵਿਦਾਹਰਿਆਪਿਖੇਲੈਬਹੁਰੰਗੀਜੀਉ॥ਇਕਨਾ
ਭੋਗਭੋਗਾਇਦਾਮੇਰੇਗੋਵਿੰਦਾਇਕਿਨਗਨਫਿਰਹਿਨੰਗਨੰਗੀਜੀਉ॥ਆਪੇਜਗਤੁਉਪਾਇ
ਦਾਮੇਰੇਗੋਵਿਦਾਹਰਿਦਾਨੁਦੇਵੈਸਭਮੰਗੀਜੀਉ॥ਭਗਤਾਨਾਮੁਆਧਾਰੁਹੈਮੇਰੇਗੋਵਿੰਦਾਹਰਿ
ਕਥਾਮੰਗਹਿਹਰਿਚੰਗੀਜੀਉ॥੨॥ਹਰਿਆਪੇਭਗਤਿਕਰਾਇਦਾਮੇਰੇਗੋਵਿੰਦਾਹਰਿਭਗ
ਤਾਲੋਚਮਨਿਪੂਰੀਜੀਉ॥ਆਪੇਜਲਿਥਲਿਵਰਤਦਾਮੇਰੇਗੋਵਿਦਾਰਵਿਰਹਿਆਨਹੀ
ਦੂਰੀਜੀਉ॥ਹਰਿਅੰਤਰਿਬਾਹਰਿਆਪਿਹੈਮੇਰੇਗੋਵਿਦਾਹਰਿਆਪਿਰਹਿਆਭਰਪੂਰੀ
ਜੀਉ॥ਹਰਿਆਤਮਰਾਮੁਪਸਾਰਿਆਮੇਰੇਗੋਵਿੰਦਾਹਰਿਵੇਖੈਆਪਿਹਦੂਰੀਜੀਉ॥੩॥ਹ
ਰਿਅੰਤਰਿਵਾਜਾਪਉਣੁਹੈਮੇਰੇਗੋਵਿੰਦਾਹਰਿਆਪਿਵਜਾਏਤਿਉਵਾਜੈਜੀਉ॥ਹਰਿਅੰ
ਤਰਿਨਾਮੁਨਿਧਾਨੁਹੈਮੇਰੇਗੋਵਿੰਦਾਗੁਰਸਬਦੀਹਰਿਪ੍ਰਭੁਗਾਜੈਜੀਉ॥ਆਪੇਸਰਣਿਪ
ਵਾਇਦਾਮੇਰੇਗੋਵਿੰਦਾਹਰਿਭਗਤਜਨਾਰਾਖੁਲਾਜੈਜੀਉ॥ਵਡਭਾਗੀਮਿਲੁਸੰਗਤੀ
ਮੇਰੇਗੋਵਿੰਦਾਜਨਨਾਨਕਨਾਮਸਿਧਿਕਾਜੈਜੀਉ॥੪॥੪॥੩੦॥੬੮॥ਗਉੜੀਮਾਝ
ਮਹਲਾ ੪ ॥ਮੈਹਰਿਨਾਮੈਹਰਿਬਿਰਹੁਲਗਾਈਜੀਉ॥ਮੇਰਾਹਰਿਪ੍ਰਭੁਮਿਤੁ
ਮਿਲੈਸੁਖੁਪਾਈਜੀਉ॥ਹਰਿਪ੍ਰਭੁਦੇਖਿਜੀਵਾਮੇਰੀਮਾਈਜੀਉ॥ਮੇਰਾਨਾਮੁਸਖਾਹਰਿਭ
ਈਜੀਉ॥੧॥ਗੁਣਗਾਵਹੁਸੰਤਜੀਉਮੇਰੇਹਰਿਪ੍ਰਭਕੇਰੇਜੀਉ॥ਜਪਿਗੁਰਮੁਖਿਨਾਮੁ
ਜੀਉਭਾਗਵਡੇਰੇਜੀਉ॥ਹਰਿਹਰਿਨਾਮੁਜੀਉਪ੍ਰਾਨਹਰਿਮੇਰੇਜੀਉ॥ਫਿਰਿਬਹੁੜਿਨ
ਭਵਜਲਫੇਰੇਜੀਉ॥੨॥ਕਿਉਹਰਿਪ੍ਰਭਵੇਖਾਮੇਰੈਮਨਿਤਨਿਚਾਉਜੀਉ॥ਹਰਿਮੇ
ਲਹੁਸੰਤਜੀਉਮਨਿਲਗਾਭਾਉਜੀਉ॥ਗੁਰਸਬਦੀਪਾਈਐਹਰਿਪ੍ਰੀਤਮਰਾਉਜੀ
ਉ॥ਵਡਭਾਗੀਜਪਿਨਾਉਜੀਉ॥੩॥ਮੇਰੈਮਨਿਤਨਿਵਡੜੀਗੋਵਿੰਦਪ੍ਰਭਆਸਾਜੀ
ਉ॥ਹਰਿਮੇਲਹੁਸੰਤਜੀਉਗੋਵਿਦਪ੍ਰਭਪਾਸਾਜੀਉ॥ਸਤਿਗੁਰਮਤਿਨਾਮੁਸਦਾਪਰਗਾ
ਸਾਜੀਉ॥ਜਨਨਾਨਕਪੂਰਿਅੜੀਮਨਿਆਸਾਜੀਉ॥੪॥੫॥੩੧॥੬੯॥ਗਉੜੀਮਾ
ਝਮਹਲਾ ੪ ॥ਮੇਰਾਬਿਰਹੀਨਾਮੁਮਿਲੈਤਾਜੀਵਾਜੀਉ॥ਮਨਅੰਦਰਿਅੰਮ੍ਰਿਤੁਗੁ
ਰਮਤਿਹਰਿਲੀਵਾਜੀਉ॥ਮਨੁਹਰਿਰੰਗਿਰਤੜਾਹਰਿਰਸੁਸਦਾਪੀਵਾਜੀਉ॥ਹਰਿਪਾਇ

ਅੜਾਮਨਿਜੀਵਾਜੀਉ॥੧॥ਮੇਰੈਮਨਿਤਨਿਪ੍ਰੇਮੁਲਗਾਹਰਿਬਾਣੁਜੀਉ॥ਮੇਰਾਪ੍ਰੀਤਮੁ
ਮਿਤ੍ਰੁਹਰਿਪੁਰਖੁਸੁਜਾਣੁਜੀਉ॥ਗੁਰੁਮੇਲੇਸੰਤਹਰਿਸੁਘੜੁਸੁਜਾਣੁਜੀਉ॥ਹਉਨਾਮਵਿ
ਟਹੁਕੁਰਬਾਣੁਜੀਉ॥੨॥ਹਉਹਰਿਹਰਿਸਜਣੁਹਰਿਮੀਤੁਦਸਾਈਜੀਉ॥ਹਰਿਦਸਹੁ
ਸੰਤਹੁਜੀਹਰਿਖੋਜੁਪਵਾਈਜੀਉ॥ਸਤਿਗੁਰੁਤੁਠੜਾਦਸੇਹਰਿਪਾਈਜੀਉ॥ਹਰਿਨਾ
ਮੇਨਾਮਿਸਮਾਈਜੀਉ॥੩॥ਮੈਵੇਦਨਪ੍ਰੇਮੁਹਰਿਬਿਰਹੁਲਗਾਈਜੀਉ॥ਗੁਰਸਰਧਾਪੂ
ਰਿਅੰਮ੍ਰਿਤੁਮੁਖਿਪਾਈਜੀਉ॥ਹਰਿਹੋਹੁਦਇਆਲੁਹਰਿਨਾਮੁਧਿਆਈਜੀਉ॥ਜਨਨਾ
ਨਕਹਰਿਰਸੁਪਾਈਜੀਉ॥੪॥੬॥੨੦॥੧੮॥੩੨॥੭੦॥

ਮਹਲਾ ੫ ਰਾਗੁਗਉੜੀਗੁਆਰੇਰੀਚਉਪਦੇ॥
੧ੴਸਤਿਗੁਰਪ੍ਰਸਾਦਿ॥ ॥ਕਿਨਿਬਿਧਿਕੁਸਲੁਹੋਤਮੇਰੇਭਾਈ॥ਕਿਉਪਾ
ਈਐਹਰਿਰਾਮਸਹਾਈ॥੧॥ਰਹਾਉ॥ਕੁਸਲੁਨਗ੍ਰਿਹਿਮੇਰੀਸਭਮਾਇਆ॥ਊਚੇਮੰਦਰ
ਸੁੰਦਰਛਾਇਆ॥ਝੂਠੇਲਾਲਚਿਜਨਮੁਗਵਾਇਆ॥੧॥ਹਸਤੀਘੋੜੇਦੇਖਿਵਿਗਾ
ਸਾ॥ਲਸਕਰਜੋੜੇਨੇਬਖਵਾਸਾ॥ਗਲਿਜੇਵੜੀਹਉਮੈਕੇਫਾਸਾ॥੨॥ਰਾਜੁਕਮਾਵੈਦ
ਹਦਿਸਸਾਰੀ॥ਮਾਣੈਰੰਗਭੋਗਬਹੁਨਾਰੀ॥ਜਿਉਨਰਪਤਿਸੁਪਨੈਭੇਖਾਰੀ॥੩॥ਏਕੁਕੁ
ਸਲੁਮੋਕਉਸਤਿਗੁਰੂਬਤਾਇਆ॥ਹਰਿਜੋਕਿਛੁਕਰੇਸੁਹਰਿਕਿਆਭਗਤਾਭਾਇਆ॥
ਜਨਨਾਨਕਹਉਮੈਮਾਰਿਸਮਾਇਆ॥੪॥ਇਨਿਬਿਧਿਕੁਸਲਹੋਤਮੇਰੇਭਾਈ॥ਇਉਪ
ਈਐਹਰਿਰਾਮਸਹਾਈ॥੧॥ਰਹਾਉਦੂਜਾ॥੧॥ਗਉੜੀਗੁਆਰੇਰੀਮਹਲਾ ੫
ਕਿਉਭ੍ਰਮੀਐਭ੍ਰਮੁਕਿਸਕਾਹੋਈ॥ਜਾਜਲਿਥਲਿਮਹੀਅਲਿਰਵਿਆਸੋਈ॥ਗੁਰਮੁ
ਖਿਉਬਰੇਮਨਮੁਖਪਤਿਖੋਈ॥੧॥ਜਿਸੁਰਾਖੈਆਪਿਰਾਮੁਦਇਆਰਾ॥ਤਿਸੁਨਹਿਦੂਜਾ
ਕੋਪਹੁਚਨਹਾਰਾ॥੧॥ਰਹਾਉ॥ਸਭਮਹਿਵਰਤੈਏਕੁਅਨੰਤਾ॥ਤਾਤੂੰਸੁਖਿਸੋਉਹੋਇਅ
ਚਿੰਤਾ॥ਓਹੁਸਭੁਕਿਛੁਜਾਣੈਜੋਵਰਤੰਤਾ॥੨॥ਮਨਮੁਖਮੁਏਜਿਨਦੂਜੀਪਿਆਸਾ॥
ਬਹੁਜੋਨੀਭਵਹਿਧੁਰਿਕਿਰਤਿਲਿਖਿਆਸਾ॥ਜੈਸਾਬੀਜਹਿਤੈਸਾਖਾਸਾ॥੩॥ਦੇਖਿਦਰ
ਸੁਮਨਿਭਇਆਵਿਗਾਸਾ॥ਸਭੁਨਦਰੀਆਇਆਬ੍ਰਹਮੁਪਰਗਾਸਾ॥ਜਨਨਾਨਕਕੀਹ
ਰਿਪੂਰਨਆਸਾ॥੪॥੨॥ਗਉੜੀਗੁਆਰੇਰੀਮਹਲਾ ੫ ॥ਕਈਜਨਮਭਏ

ਕੀਟਪਤੰਗਾ॥ਕਈਜਨਮਗਜਮੀਨਕੁਰੰਗਾ॥ਕਈਜਨਮਪੰਖੀਸਰਪਹੋਇਓ॥ਕਈ
ਜਨਮਹੈਵਰਬ੍ਰਿਖਜੋਇਓ॥੧॥ਮਿਲੁਜਗਦੀਸਮਿਲਨਕੀਬਰੀਆ॥ਚਿਰੰਕਾਲਇ
ਹਦੇਹਸੰਜਰੀਆ॥੧॥ਰਹਾਉ॥ਕਈਜਨਮਸੈਲਗਿਰਿਕਰਿਆ॥ਕਈਜਨਮਗਰਭ
ਹਿਰਿਖਰਿਆ॥ਕਈਜਨਮਸਾਖਕਰਿਉਪਾਇਆ॥ਲਖਚਉਰਾਸੀਹਜੋਨਿਭ੍ਰਮਾਇਆ
॥੨॥ਸਾਧਸੰਗਿਭਇਓਜਨਮੁਪਰਾਪਤਿ॥ਕਰਿਸੇਵਾਭਜੁਹਰਿਹਰਿਗੁਰਮਤਿ॥ਤਿਆ
ਗਿਮਾਨੁਝੂਠੁਅਭਿਮਾਨੁ॥ਜੀਵਤਮਰਹਿਦਰਗਹਪਰਵਾਨੁ॥੩॥ਜੋਕਿਛੁਹੋਆਸੁ
ਤੁਝਤੇਹੋਗੁ॥ਅਵਰੁਨਦੂਜਾਕਰਣੈਜੋਗੁ॥ਤਾਮਿਲੀਐਜਾਲੈਹਿਮਿਲਾਇ॥ਕਹੁਨਾ
ਨਕਹਰਿਹਰਿਗੁਣਗਾਇ॥੪॥੩॥ਗਉੜੀਗੁਆਰੇਰੀਮਹਲਾ੫ ॥ਕਰਮਭੂ
ਮਿਮਹਿਬੋਅਹੁਨਾਮੁ॥ਪੂਰਨਹੋਇਤੁਮਾਰਾਕਾਮੁ॥ਫਲਪਾਵਹਿਮਿਟੈਜਮਤ੍ਰਾਸ॥
ਨਿਤਗਾਵਹਿਹਰਿਹਰਿਗੁਣਜਾਸ॥੧॥ਹਰਿਹਰਿਨਾਮੁਅੰਤਰਿਉਰਿਧਾਰਿ॥ਸੀਘ
ਰਕਾਰਜੁਲੇਹੁਸਵਾਰਿ॥੧॥ਰਹਾਉ॥ਅਪਨੇਪ੍ਰਭਸਿਉਹੋਹੁਸਾਵਧਾਨੁ॥ਤਾਤੂੰਦਰ
ਗਹਪਾਵਹਿਮਾਨੁ॥ਉਕਤਿਸਿਆਣਪਸਗਲੀਤਿਆਗੁ॥ਸੰਤਜਨਾਕੀਚਰਣੀ
ਲਾਗੁ॥੨॥ਸਰਬਜੀਅਹਹਿਜਾਕੈਹਾਥਿ॥ਕਦੇਨਵਿਛੁੜੈਸਭਕੈਸਾਥਿ॥ਉਪਾ
ਵਛੋਡਿਗਹੁਤਿਸਕੀਓਟ॥ਨਿਮਖਮਾਹਿਹੋਵੈਤੇਰੀਛੋਟਿ॥੩॥ਸਦਾਨਿਕਟਿਕਰਿ
ਤਿਸਨੋਜਾਣੁ॥ਪ੍ਰਭਕੀਆਗਿਆਸਤਿਕਰਿਮਾਨੁ॥ਗੁਰਕੈਬਚਨਿਮਿਟਾਵਹੁਆ
ਪੁ॥ਹਰਿਹਰਿਨਾਮੁਨਾਨਕਜਪਿਜਾਪੁ॥੪॥੪॥ਗਉੜੀਗੁਆਰੇਰੀਮਹਲਾ੫
ਗੁਰਕਾਬਚਨੁਸਦਾਅਬਿਨਾਸੀ॥ਗੁਰਕੈਬਚਨਿਕਟੀਜਮਫਾਸੀ॥ਗੁਰਕਾਬਚਨੁ
ਜੀਅਕੈਸੰਗਿ॥ਗੁਰਕੈਬਚਨਿਰਚੈਰਾਮਕੈਰੰਗਿ॥੧॥ਜੋਗੁਰਿਦੀਆਸੁਮਨਕੈਕਾ
ਮਿ॥ਸੰਤਕਾਕੀਆਸਤਿਕਰਿਮਾਨਿ॥੧॥ਰਹਾਉ॥ਗੁਰਕਾਬਚਨੁਅਟਲਅਛੇਦ॥ਗੁਰਕੈਬ
ਚਨਿਕਟੇਭ੍ਰਮਭੇਦ॥ਗੁਰਕਾਬਚਨੁਕਤਹੁਨਜਾਇ॥ਗੁਰਕੈਬਚਨਿਹਰਿਕੇਗੁਣਗਾਇ॥੨॥
ਗੁਰਕਾਬਚਨੁਜੀਅਕੈਸਾਥ॥ਗੁਰਕਾਬਚਨੁਅਨਾਥਕੋਨਾਥ॥ਗੁਰਕੈਬਚਨਿਨਰਕਿਨਪਵੈ
॥ਗੁਰਕੈਬਚਨਿਰਸਨਾਅੰਮ੍ਰਿਤੁਰਵੈ॥੩॥ਗੁਰਕਾਬਚਨੁਪਰਗਟੁਸੰਸਾਰਿ॥ਗੁਰਕੈਬਚ
ਨਿਨਆਵੈਹਾਰਿ॥ਜਿਸੁਜਨਹੋਏਆਪਿਕ੍ਰਿਪਾਲ॥ਨਾਨਕਸਤਿਗੁਰਸਦਾਦਇਆਲ॥

॥੪॥੫॥ਗਉੜੀਗੁਆਰੇਰੀਮਹਲਾ੫ ॥ਜਿਨਿਕੀਤਾਮਾਟੀਤੇਰਤਨੁ॥ਗਰਭਮਹਿਰਖਿ
ਆਜਿਨਿਕਰਿਜਤਨੁ॥ਜਿਨਿਦੀਨੀਸੋਭਾਵਡਿਆਈ॥ਤਿਸੁਪ੍ਰਭਕਉਆਠਪਹਰਧਿਆਈ॥੧॥ਰ
ਮਈਆਰੇਨੁਸਾਧਜਨਪਾਵਉ॥ਗੁਰਮਿਲਿਅਪੁਨਾਖਸਮੁਧਿਆਵਉ॥੧॥ਰਹਾਉ॥ਜਿਨਿ
ਕੀਤਾਮੂੜਤੇਬਕਤਾ॥ਜਿਨਿਕੀਤਾਬੇਸੁਰਤਤੇਸੁਰਤਾ॥ਜਿਸੁਪਰਸਾਦਿਨਵੈਨਿਧਿਪਾਈ॥ਸੋ
ਪ੍ਰਭੁਮਨਤੇਬਿਸਰਤਨਾਹੀ॥੨॥ਜਿਨਿਦੀਆਨਿਥਾਵੇਕਉਥਾਨੁ॥ਜਿਨਿਦੀਆਨਿਮਾਨੇਕਉ
ਮਾਨੁ॥ਜਿਨਿਕੀਨੀਸਭਪੂਰਨਆਸਾ॥ਸਿਮਰਉਦਿਨੁਰੈਨਿਸਾਸਗਿਰਾਸਾ॥੩॥ਜਿਸੁਪ੍ਰਸਾਦਿ
ਮਾਇਆਸਿਲਕਕਾਟੀ॥ਗੁਰਪ੍ਰਸਾਦਿਅੰਮ੍ਰਿਤੁਬਿਖੁਖਾਟੀ॥ਕਹੁਨਾਨਕਇਸਤੇਕਿਛੁਨਾਹੀ
॥ਰਾਖਨਹਾਰੇਕਉਸਾਲਾਹੀ॥੪॥੬॥ਗਉੜੀਗੁਆਰੇਰੀਮਹਲਾ੫ ॥ਤਿਸਕੀਸਰਣਿ
ਨਾਹੀਭਉਸੋਗੁ॥ਉਸਤੇਬਾਹਰਿਕਛੂਨਹੋਗੁ॥ਤਜੀਸਿਆਣਪਬਲਬੁਧਿਬਿਕਾਰ॥ਦਾਸ
ਅਪਨੇਕੀਰਾਖਨਹਾਰ॥੧॥ਜਪਿਮਨਮੇਰੇਰਾਮਰਾਮਰੰਗਿ॥ਘਰਿਬਾਹਰਿਤੇਰੈਸਦਸੰਗਿ॥੧॥ਰਹਾਉ॥
ਤਿਸਕੀਟੇਕਮਨੈਮਹਿਰਾਖੁ॥ਗੁਰਕਾਸਬਦੁਅੰਮ੍ਰਿਤਰਸੁਚਾਖੁ॥ਅਵਰਿਜਤਨਕਹਹੁਕਉਨ
ਕਾਜ॥ਕਰਿਕਿਰਪਾਰਾਖੈਆਪਿਲਾਜ॥੨॥ਕਿਆਮਾਨੁਖਕਹਹੁਕਿਆਜੋਰੁ॥ਝੂਠਾਮਾਇਆ
ਕਾਸਭੁਸੋਰੁ॥ਕਰਣਕਰਾਵਨਹਾਰਸੁਆਮੀ॥ਸਗਲਘਟਾਕੇਅੰਤਰਜਾਮੀ॥੩॥ਸਰਬਸੁਖ
ਸੁਖੁਸਾਚਾਏਹੁ॥ਗੁਰਉਪਦੇਸੁਮਨੈਮਹਿਲੇਹੁ॥ਜਾਕਉਰਾਮਨਾਮਲਿਵਲਾਗੀ॥ਕਹੁਨਾਨ
ਕਸੋਧੰਨੁਵਡਭਾਗੀ॥੪॥੭॥ਗਉੜੀਗੁਆਰੇਰੀਮਹਲਾ੫ ॥ਸੁਣਿਹਰਿਕਥਾ
ਉਤਾਰੀਮੈਲੁ॥ਮਹਾਪੁਨੀਤਭਏਸੁਖਸੈਲੁ॥ਵਡੈਭਾਗਿਪਾਇਆਸਾਧਸੰਗੁ॥ਪਾਰਬ੍ਰਹਮ
ਸਿਉਲਾਗੋਰੰਗੁ॥੧॥ਹਰਿਹਰਿਨਾਮੁਜਪਤਜਨੁਤਾਰਿਓ॥ਅਗਨਿਸਾਗਰੁਗੁਰਿਪਾਰਉਤਾਰਿ
ਓ॥੧॥ਰਹਾਉ॥ਕਰਿਕੀਰਤਨੁਮਨਸੀਤਲਭਏ॥ਜਨਮਜਨਮਕੇਕਿਲਵਿਖਗਏ॥ਸਰਬ
ਨਿਧਾਨਪੇਖੇਮਨਮਾਹਿ॥ਅਬਢੂੰਢਨਕਾਹੇਕਉਜਾਹਿ॥੨॥ਪ੍ਰਭਅਪੁਨੇਜਬਭਏਦਇਆ
ਲ॥ਪੂਰਨਹੋਈਸੇਵਕਘਾਲ॥ਬੰਧਨਕਾਟਿਕੀਏਅਪਨੇਦਾਸ॥ਸਿਮਰਿਸਿਮਰਿਸਿਮਰਿ
ਗੁਣਤਾਸ॥੩॥ਏਕੋਮਨਿਏਕੋਸਭਠਾਇ॥ਪੂਰਨਪੂਰਿਰਹਿਓਸਭਜਾਇ॥ਗੁਰਿਪੂਰੈਸਭੁਭਰ
ਮੁਚੁਕਾਇਆ॥ਹਰਿਸਿਮਰਤਨਾਨਕਸੁਖੁਪਾਇਆ॥੪॥੮॥ਗਉੜੀਗੁਆਰੇਰੀਮਹਲਾ
੫ ॥ਅਗਲੇਮੁਏਸਿਪਾਛੈਪਰੇ॥ਜੋਉਬਰੇਸੇਬੰਧਿਲਕੁਖਰੇ॥ਜਿਹਧੰਧੇਮਹਿਓਇ

ਲਪਟਾਇਓ॥ਉਨਤੇਦੂਜਾਨਦਰੀਉਨਮਾਇਓ॥੧॥ਓਹਿਬੇਲਾਕਛੁਚੀਤਿਨਆਵੈ॥ਬਿਨਸਿ
ਜਾਇਤਾਹੂਲਪਟਾਵੈ॥੧॥ਰਹਾਉ॥ਆਸਾਬੰਧੀਮੂਰਖਦੇਹ॥ਕਾਮਕ੍ਰੋਧਲਪਟਿਓਅਸ
ਨੇਹ॥ਸਿਰਊਪਰਿਠਾਢੋਧਰਮਰਾਇ॥ਮੀਠੀਕਰਿਕਰਿਬਿਖਿਆਖਾਇ॥੨॥ਹਉਬੰਧਉ
ਹਉਸਾਧਉਬੈਰੁ॥ਹਮਰੀਭੂਮਿਕਉਣੁਘਾਲੈਪੈਰੁ॥ਹਉਪੰਡਿਤੁਹਉਚਤੁਰੁਸਿਆਣਾ॥
ਕਰਣੈਹਾਰੁਨਬੁਝੈਬਿਗਾਨਾ॥੩॥ਅਪੁਨੀਗਤਿਮਿਤਿਆਪੇਜਾਨੈ॥ਕਿਆਕੋਕਹੈਕਿਆ
ਆਖਿਵਖਾਨੈ॥ਜਿਤੁਜਿਤੁਲਾਵਹਿਤਿਤੁਤਿਤੁਲਗਨਾ॥ਅਪਨਾਭਲਾਸਭਕਾਹੂਮੰ
ਗਨਾ॥੪॥ਸਭਕਿਛੁਤੇਰਾਤੂੰਕਰਣੈਹਾਰੁ॥ਅੰਤੁਨਾਹੀਕਿਛੁਪਾਰਾਵਾਰੁ॥ਦਾਸਅਪਨੇਕ
ਉਦੀਜੈਦਾਨੁ॥ਕਬਹੂਨਵਿਸਰੈਨਾਨਕਨਾਮੁ॥੫॥੯॥ਗਉੜੀਗੁਆਰੇਰੀਮਹਲਾ੫
॥ਅਨਿਕਜਤਨਨਹੀਹੋਤਛੁਟਾਰਾ॥ਬਹੁਤੁਸਿਆਣਪਆਗਲਭਾਰਾ॥ਹਰਿਕੀਸੇਵਾਨਿ
ਰਮਲਹੇਤ॥ਪ੍ਰਭਕੀਦਰਗਹਸੋਭਾਸੇਤ॥੧॥ਮਨਮੇਰੇਗਹੁਹਰਿਨਾਮਕਾਓਲ੍ਹਾ॥ਤੁਝੈਨਲਾ
ਗੈਤਾਤਾਝੋਲਾ॥੧॥ਰਹਾਉ॥ਜਿਉਬੋਹਿਥੁਭੈਸਾਗਰਮਾਹਿ॥ਅੰਧਕਾਰਦੀਪਕਦੀਪਾਹਿ॥
ਅਗਨਿਸੀਤਕਾਲਾਹਸਿਦੂਖ॥ਨਾਮੁਜਪਤਮਨਿਹੋਵਤਸੂਖ॥੨॥ਉਤਰਿਜਾਇਤੇਰੇਮ
ਨਕੀਪਿਆਸ॥ਪੂਰਨਹੋਵੈਸਗਲੀਆਸ॥ਡੋਲੈਨਾਹੀਤੁਮਰਾਚੀਤੁ॥ਅੰਮ੍ਰਿਤਨਾਮੁਜਪਿਗੁ
ਰਮੁਖਿਮੀਤ॥੩॥ਨਾਮੁਅਉਖਧੁਸੋਈਜਨੁਪਾਵੈ॥ਕਰਿਕਿਰਪਾਜਿਸੁਆਪਿਦਿਵਾਵੈ॥
ਹਰਿਹਰਿਨਾਮੁਜਾਕੈਹਿਰਦੈਵਸੈ॥ਦੂਖੁਦਰਦੁਤਿਹਨਾਨਕਨਸੈ॥੪॥੧੦॥ਗਉੜੀਗੁਆਰੇ
ਰੀਮਹਲਾ੫ ॥ਬਹੁਤੁਦਰਬੁਕਰਿਮਨੁਨਅਘਾਨਾ॥ਅਨਿਕਰੂਪਦੇਖਿਨਪਤੀ
ਆਨਾ॥ਪੁਤ੍ਰਕਲਤ੍ਰਉਰਝਿਓਜਾਨਿਮੇਰੀ॥ਓਹਬਿਨਸੈਓਇਭਸਮੈਢੇਰੀ॥੧॥ਬਿਨੁਹਰਿ
ਭਜਨਦੇਖਉਬਿਲਲਾਤੇ॥ਧ੍ਰਿਗੁਤਨੁਧ੍ਰਿਗੁਧਨੁਮਾਇਆਸੰਗਿਰਾਤੇ॥੧॥ਰਹਾਉ॥ਜਿਉ
ਬਿਗਾਰੀਕੈਸਿਰਿਦੀਜਹਿਦਾਮ॥ਓਇਖਸਮੈਕੈਗ੍ਰਿਹਿਉਨਦੂਖਸਹਾਮ॥ਜਿਉਸੁਪਨੈਹੋਇ
ਬੈਸਤਰਾਜਾ॥ਨੇਤ੍ਰਪਸਾਰੈਤਾਨਿਰਾਰਥਕਾਜਾ॥੨॥ਜਿਉਰਾਖਾਖੇਤਊਪਰਿਪਰਾਏ॥ਖੇਤੁਖ
ਸਮਕਾਰਾਖਾਉਠਿਜਾਏ॥ਉਸੁਖੇਤਕਾਰਣਿਰਾਖਾਕੜੈ॥ਤਿਸਕੈਪਾਲੈਕਛੂਨਪੜੈ॥੩॥
ਜਿਸਕਾਰਾਜੁਤਿਸੈਕਾਸੁਪਨਾ॥ਜਿਨਿਮਾਇਆਦੀਨੀਤਿਨਿਲਾਈਤ੍ਰਿਸਨਾ॥ਆਪਿਬਿ
ਨਾਹੇਆਪਿਕਰੇਰਾਸਿ॥ਨਾਨਕਪ੍ਰਭਆਗੈਅਰਦਾਸਿ॥੪॥੧੧॥ਗਉੜੀਗੁਆਰੇਰੀਮਹ

ਲਾ੫ ॥ਬਹੁਰੰਗਮਾਇਆਬਹੁਬਿਧਿਪੇਖੀ॥ਕਲਮਕਾਗਦਸਿਆਨਪਲੇਖੀ॥ਮ
ਹਰਮਲੂਕਹੋਇਦੇਖਿਆਖਾਨ॥ਤਾਤੇਨਾਹੀਮਨੁਤ੍ਰਿਪਤਾਨ॥੧॥ਸੋਸੁਖੁਮੋਕਉਸੰਤਬਤਾਵ
ਹੁ॥ਤ੍ਰਿਸਨਾਬੂਝੈਮਨੁਤ੍ਰਿਪਤਾਵਹੁ॥੧॥ਰਹਾਉ॥ਅਸੁਪਵਨਹਸਤਿਅਸਵਾਰੀ॥ਚੋਆਚੰ
ਦਨੁਸੇਜਸੁੰਦਰਿਨਾਰੀ॥ਨਟਨਾਟਿਕਆਖਾਰੇਗਾਇਆ॥ਤਾਮਹਿਮਨਿਸੰਤੋਖੁਨਪਾਇਆ॥
੨॥ਤਖਤੁਸਭਾਮੰਡਨਦੋਲੀਚੇ॥ਸਗਲਮੇਵੇਸੁੰਦਰਬਾਗੀਚੇ॥ਆਖੇੜਬਿਰਤਿਰਾਜਨ
ਕੀਲੀਲਾ॥ਮਨੁਨਸੁਹੇਲਾਪਰਪੰਚੁਹੀਲਾ॥੩॥ਕਰਿਕਿਰਪਾਸੰਤਨਸਚੁਕਹਿਆ॥ਸਰ
ਬਸੁਖਇਹੁਆਨੰਦੁਲਹਿਆ॥ਸਾਧਸੰਗਿਹਰਿਕੀਰਤਨੁਗਾਈਐ॥ਕਹੁਨਾਨਕਵਡਭਾ
ਗੀਪਾਈਐ॥੪॥ਜਾਕੈਹਰਿਧਨੁਸੋਈਸੁਹੇਲਾ॥ਪ੍ਰਭਕਿਰਪਾਤੇਸਾਧਸੰਗਿਮੇਲਾ॥੧॥
ਰਹਾਉਦੂਜਾ॥੧੨॥ਗਉੜੀਗੁਆਰੇਰੀਮਹਲਾ੫ ॥ਪ੍ਰਾਣੀਜਾਣੈਇਹੁਤਨੁਮੇਰਾ
॥ਬਹੁਰਿਬਹੁਰਿਉਆਹੂਲਪਟੇਰਾ॥ਪੁਤ੍ਰਕਲਤ੍ਰਗਿਰਸਤਕਾਫਾਸਾ॥ਹੋਨੁਨਪਾਈਐਰਾ
ਮਕੇਦਾਸਾ॥੧॥ਕਵਨਸੁਬਿਧਿਜਿਤੁਰਾਮਗੁਣਗਾਇ॥ਕਵਨਸੁਮਤਿਜਿਤੁਤਰੈਇਹਮ
ਾਇ॥੧॥ਰਹਾਉ॥ਜੋਭਲਾਈਸੋਬੁਰਾਜਾਨੈ॥ਸਾਚੁਕਹੈਸੋਬਿਖੈਸਮਾਨੈ॥ਜਾਣੈਨਾਹੀਜੀਤ
ਅਰੁਹਾਰ॥ਇਹੁਵਲੇਵਾਸਾਕਤਸੰਸਾਰ॥੨॥ਜੋਹਲਾਹਲਸੋਪੀਵੈਬਉਰਾ॥ਅੰਮ੍ਰਿਤੁ
ਨਾਮੁਜਾਨੈਕਰਿਕਉਰਾ॥ਸਾਧਸੰਗਕੈਨਾਹੀਨੇਰਿ॥ਲਖਚਉਰਾਸੀਹਭ੍ਰਮਤਾਫੇਰਿ॥੩॥
ਏਕੈਜਾਲਿਫਹਾਏਪੰਖੀ॥ਰਸਿਰਸਿਭੋਗਕਰਹਿਬਹੁਰੰਗੀ॥ਕਹੁਨਾਨਕਜਿਸੁਭਏਕ੍ਰਿ
ਪਾਲ॥ਗੁਰਿਪੂਰੈਤਾਕੇਕਾਟੇਜਾਲ॥੪॥੧੩॥ਗਉੜੀਗੁਆਰੇਰੀਮਹਲਾ੫
॥ਤਉਕਿਰਪਾਤੇਮਾਰਗੁਪਾਈਐ॥ਪ੍ਰਭਕਿਰਪਾਤੇਨਾਮੁਧਿਆਈਐ॥ਪ੍ਰਭਕਿਰਪਾਤੇਬੰ
ਧਨਛੁਟੈ॥ਤਉਕਿਰਪਾਤੇਹਉਮੈਤੁਟੈ॥੧॥ਤੁਮਲਾਵਹੁਤਉਲਾਗਹਸੇਵ॥ਹਮਤੇਕ
ਛੂਨਹੋਵੈਦੇਵ॥੧॥ਰਹਾਉ॥ਤੁਧੁਭਾਵੈਤਾਗਾਵਾਬਾਣੀ॥ਤੁਧੁਭਾਵੈਤਾਸਚੁਵਖਾਣੀ॥ਤੁ
ਧੁਭਾਵੈਤਾਸਤਿਗੁਰਮਇਆ॥ਸਰਬਸੁਖਾਪ੍ਰਭਤੇਰੀਦਇਆ॥੨॥ਜੋਤੁਧੁਭਾਵੈਸੋਨਿਰਮ
ਲਕਰਮਾ॥ਜੋਤੁਧੁਭਾਵੈਸੋਸਚੁਧਰਮਾ॥ਸਰਬਨਿਧਾਨਗੁਣਤੁਮਹੀਪਾਸਿ॥ਤੂੰਸਾਹਿਬੁਸੇ
ਵਕਅਰਦਾਸਿ॥੩॥ਮਨੁਤਨੁਨਿਰਮਲੁਹੋਇਹਰਿਰੰਗਿ॥ਸਰਬਸੁਖਾਪਾਵਉਸਤਸੰਗਿ॥
ਨਾਮਿਤੇਰੈਰਹੈਮਨੁਰਾਤਾ॥ਇਹੁਕਲਿਆਣੁਨਾਨਕਕਰਿਜਾਤਾ॥੪॥੧੪॥ਗਉੜੀਗੁਆ

ਰੇਰੀਮਹਲਾ ੫ ॥ਆਨਰਸਾਜੇਤੇਤੈਚਾਖੇ॥ਨਿਮਖਨਤ੍ਰਿਸਨਾਤੇਰੀਲਾਥੇ॥ਹਰਿਰਸਕਾਤੂੰ
ਚਾਖਹਿਸਾਦੁ॥ਚਾਖਤਹੋਇਰਹਹਿਬਿਸਮਾਦੁ॥੧॥ਅੰਮ੍ਰਿਤੁਰਸਨਾਪੀਉਪਿਆਰੀ॥ਇਹਰਸ
ਰਾਤੀਹੋਇਤ੍ਰਿਪਤਾਰੀ॥੧॥ਰਹਾਉ॥ਹੇਜਿਹਵੇਤੂੰਰਾਮਗੁਣਗਾਉ॥ਨਿਮਖਨਿਮਖਹਰਿਹਰਿ
ਹਰਿਧਿਆਉ॥ਆਨਨਸੁਨੀਐਕਤਹੂੰਜਾਈਐ॥ਸਾਧਸੰਗਤਿਵਡਭਾਗੀਪਾਈਐ॥੨॥
ਆਠਪਹਰਜਿਹਵੇਆਰਾਧਿ॥ਪਾਰਬ੍ਰਹਮਠਾਕੁਰਆਗਾਧਿ॥ਈਹਾਊਹਾਸਦਾਸੁਹੇਲੀ॥
ਹਰਿਗੁਣਗਾਵਤਰਸਨਅਮੋਲੀ॥੩॥ਬਨਸਪਤਿਮਉਲੀਫਲਫੁਲਪੇਡੇ॥ਇਹਰ
ਸਰਾਤੀਬਹੁਰਿਨਛੋਡੇ॥ਆਨਨਰਸਕਸਲਵੈਨਲਾਈ॥ਕਹੁਨਾਨਕਗੁਰਭਏਹੈਸਹਾਈ
॥੪॥੧੫॥ਗਉੜੀਗੁਆਰੇਰੀਮਹਲਾ ੫ ॥ਮਨੁਮੰਦਰੁਤਨੁਸਾਜੀਬਾਰਿ॥ਇਸਹੀ
ਮਧੇਬਸਤੁਅਪਾਰ॥ਇਸਹੀਭੀਤਰਿਸੁਨੀਅਤਸਾਹੁ॥ਕਵਨੁਬਾਪਾਰੀਜਾਕਾਊਹਾਵਿ
ਸਾਹੁ॥੧॥ਨਾਮਰਤਨਕੋਕੋਬਿਉਹਾਰੀ॥ਅੰਮ੍ਰਿਤਭੋਜਨੁਕਰੇਆਹਾਰੀ॥੧॥ਰਹਾਉ॥
ਮਨੁਤਨੁਅਰਪੀਸੇਵਕਰੀਜੈ॥ਕਵਨਜੁਗਤਿਜਿਤੁਕਰਿਭੀਜੈ॥ਪਾਇਲਗਉਤਜਿਮੇ
ਰਾਤੇਰੈ॥ਕਵਨੁਸੁਜਨੁਜੋਸਉਦਾਜੋਰੈ॥੨॥ਮਹਲੁਸਾਹਕਾਕਿਨਬਿਧਿਪਾਵੈ॥ਕਵਨਸੁ
ਬਿਧਿਜਿਤੁਭੀਤਰਿਬੁਲਾਵੈ॥ਤੂੰਵਡਸਾਹੁਜਾਕੇਕੋਟਿਵਣਜਾਰੇ॥ਕਵਨਸੁਦਾਤਾਲੇ
ਚਾਰੇ॥੩॥ਖੋਜਤਖੋਜਤਨਿਜਘਰੁਪਾਇਆ॥ਅਮੋਲਰਤਨੁਸਾਚੁਦਿਖਲਾਇਆ॥
ਕਰਿਕਿਰਪਾਜਬਮੇਲੇਸਾਹਿ॥ਕਹੁਨਾਨਕਗੁਰਕੈਵੇਸਾਹਿ॥੪॥੧੬॥ਗਉੜੀਗੁਆਰੇ
ਰੀਮਹਲਾ ੫ ॥ਰੈਣਿਦਿਨਸੁਰਹੈਇਕਰੰਗਾ॥ਪ੍ਰਭਕਉਜਾਣੈਸਦਹੀਸੰਗਾ॥ਠਾ
ਕੁਰਨਾਮੁਕੀਓਉਨਿਵਰਤਨਿ॥ਤ੍ਰਿਪਤਿਅਘਾਵਨੁਹਰਿਕੈਦਰਸਨਿ॥੧॥ਹਰਿਸੰਗਿਰਤੇ
ਮਨਤਨਹਰੇ॥ਗੁਰਪੂਰੇਕੀਸਰਨੀਪਰੇ॥੧॥ਰਹਾਉ॥ਚਰਣਕਮਲਆਤਮਆਧਾਰ॥ਏ
ਕੁਨਿਹਾਰਹਿਆਗਿਆਕਾਰ॥ਏਕੋਬਨਜੁਏਕੋਬਿਉਹਾਰੀ॥ਅਵਰੁਨਜਾਨਹਿਬਿਨੁ
ਨਿਰੰਕਾਰੀ॥੨॥ਹਰਖਸੋਗਦੁਹਹੂੰਤੇਮੁਕਤੇ॥ਸਦਾਅਲਿਪਤੁਜੋਗਅਰੁਜੁਗਤੇ॥ਦੀ
ਸਹਿਸਭਮਹਿਸਭਤੇਰਹਤੇ॥ਪਾਰਬ੍ਰਹਮਕਾਓਇਧਿਆਨੁਧਰਤੇ॥੩॥ਸੰਤਨਕੀਮ
ਹਿਮਾਕਵਨਵਖਾਨਉ॥ਅਗਾਧਿਬੋਧਿਕਿਛੁਮਿਤਿਨਹੀਜਾਨਉ॥ਪਾਰਬ੍ਰਹਮਮੋਹਿ
ਕਿਰਪਾਕੀਜੈ॥ਧੂਰਿਸੰਤਨਕੀਨਾਨਕਦੀਜੈ॥੪॥੧੭॥ਗਉੜੀਗੁਆਰੇਰੀਮਹਲਾ ੫

ਤੂੰਮੇਰਾਸਖਾਤੂੰਹੀਮੇਰਾਮੀਤੁ॥ਤੂੰਮੇਰਾਪ੍ਰੀਤਮੁਤੁਮਸੰਗਿਹੀਤੁ॥ਤੂੰਮੇਰੀਪਤਿਤੂਹੈਮੇਰਾਗਹ
ਣਾ॥ਤੁਝਬਿਨੁਨਿਮਖੁਨਜਾਈਰਹਣਾ॥੧॥ਤੂੰਮੇਰੇਲਾਲਨਤੂੰਮੇਰੇਪ੍ਰਾਨ॥ਤੂੰਮੇਰੇਸਾਹਿ
ਬਤੂੰਮੇਰੇਖਾਨ॥੧॥ਰਹਾਉ॥ਜਿਉਤੁਮਰਾਖਹੁਤਿਵਹੀਰਹਨਾ॥ਜੋਤੁਮਕਹਹੁਸੋਈਮੋ
ਹਿਕਰਨਾ॥ਜਹਪੇਖਉਤਹਾਤੁਮਬਸਨਾ॥ਨਿਰਭਉਨਾਮੁਜਪਉਤੇਰਾਰਸਨਾ॥੨॥ਤੂੰਮੇ
ਰੀਨਵਨਿਧਿਤੂੰਭੰਡਾਰੁ॥ਰੰਗਰਸਾਤੂੰਮਨਹਿਅਧਾਰੁ॥ਤੂੰਮੇਰੀਸੋਭਾਤੁਮਸੰਗਿਰਚੀਆ॥
ਤੂੰਮੇਰੀਓਟਤੂੰਹੈਮੇਰਾਤਕੀਆ॥੩॥ਮਨਤਨਅੰਤਰਿਤੁਹੀਧਿਆਇਆ॥ਮਰਮੁਤੁ
ਮਾਰਾਗੁਰਤੇਪਾਇਆ॥ਸਤਿਗੁਰਤੇਦ੍ਰਿੜਿਆਇਕੁਏਕੈ॥ਨਾਨਕਦਾਸਹਰਿਹਰਿਹਰਿ
ਟੇਕੈ॥੪॥੧੮॥ਗਉੜੀਗੁਆਰੇਰੀਮਹਲਾ ੫ ॥ਬਿਆਪਤਹਰਖਸੋਗਬਿ
ਸਥਾਰ॥ਬਿਆਪਤਸੁਰਗਨਰਕਅਵਤਾਰ॥ਬਿਆਪਤਧਨਨਿਰਧਨਪੇਖਿਸੋਭਾ॥
ਮੂਲੁਬਿਆਧੀਬਿਆਪਸਿਲੋਭਾ॥੧॥ਮਾਇਆਬਿਆਪਤਬਹੁਪਰਕਾਰੀ॥ਸੰਤ
ਜੀਵਹਿਪ੍ਰਭਓਟਤੁਮਾਰੀ॥੧॥ਰਹਾਉ॥ਬਿਆਪਤਅਹੰਬੁਧਿਕਾਮਾਤਾ॥ਬਿਆਪ
ਤਪੁਤ੍ਰਕਲਤ੍ਰਸੰਗਿਰਾਤਾ॥ਬਿਆਪਤਹਸਤਿਘੋੜੇਅਰੁਬਸਤਾ॥ਬਿਆਪਤਰੂਪ
ਜੋਬਨਮਦਮਸਤਾ॥੨॥ਬਿਆਪਤਭੂਮਿਰੰਕਅਰੁਰੰਗਾ॥ਬਿਆਪਤਗੀਤਨਾਦਸੁ
ਣਿਸੰਗਾ॥ਬਿਆਪਤਸੇਜਮਹਲਸੀਗਾਰ॥ਪੰਚਦੂਤਬਿਆਪਤਅੰਧਿਆਰ॥੩॥
ਬਿਆਪਤਕਰਮਕਰੈਹਉਫਾਸਾ॥ਬਿਆਪਤਿਗਿਰਸਤਬਿਆਪਤਉਦਾਸਾ॥ਆ
ਚਾਰਬਿਉਹਾਰਬਿਆਪਤਇਹਜਾਤਿ॥ਸਭਕਿਛੁਬਿਆਪਤਬਿਨੁਹਰਿਰੰਗਰਾਤ॥
੪॥ਸੰਤਨਕੇਬੰਧਨਕਾਟੇਹਰਿਰਾਇ॥ਤਾਕਉਕਹਾਬਿਆਪੈਮਾਇ॥ਕਹੁਨਾਨਕਜਿਨਿ
ਧੂਰਿਸੰਤਪਾਈ॥ਤਾਕੈਨਿਕਟਿਨਆਵੈਮਾਈ॥੫॥੧੯॥ਗਉੜੀਗੁਆਰੇਰੀਮਹ
ਲਾ ੫ ॥ਨੈਨਹੁਨੀਦਪਰਦ੍ਰਿਸਟਿਵਿਕਾਰ॥ਸ੍ਰਵਣਸੋਏਸੁਣਿਨਿੰਦਵੀਚਾਰ॥
ਰਸਨਾਸੋਈਲੋਭਿਮੀਠੈਸਾਦਿ॥ਮਨੁਸੋਇਆਮਾਇਆਬਿਸਮਾਦਿ॥੧॥ਇਸੁਗ੍ਰਿਹਮ
ਹਿਕੋਈਜਾਗਤੁਰਹੈ॥ਸਾਬਤੁਵਸਤੁਓਹੁਅਪਨੀਲਹੈ॥੧॥ਰਹਾਉ॥ਸਗਲਸਹੇਲੀ
ਅਪਨੈਰਸਮਾਤੀ॥ਗ੍ਰਿਹਅਪੁਨੇਕੀਖਬਰਿਨਜਾਤੀ॥ਮੁਸਨਹਾਰਪੰਚਬਟਵਾਰੇ॥ਸੂ
ਨੇਨਗਰਿਪਰੇਠਗਹਾਰੇ॥੨॥ਉਨਤੇਰਾਖੈਬਾਪੁਨਮਾਈ॥ਉਨਤੇਰਾਖੈਮੀਤੁਨਭਾਈ॥

ਦਗਬਿਸਿਆਣਪਨਾਓਇਰਹਤੇ॥ਸਾਧਸੰਗਿਓਇਦੁਸਟਵਸਿਹੋਤੇ॥੩॥ਕਰਿ
ਕਿਰਪਾਮੋਹਿਸਾਰਿੰਗਪਾਣੇ॥ਸੰਤਨਧੂਰਿਸਰਬਨਿਧਾਨਾ॥ਸਾਬਤੁਪੂੰਜੀਸਤਿਗੁਰਸੰ
ਗਿ॥ਨਾਨਕੁਜਾਗੈਪਾਰਬ੍ਰਹਮਕੈਰੰਗਿ॥੪॥ਸੋਜਾਗੈਜਿਸੁਪ੍ਰਭੁਕਿਰਪਾਲੁ॥ਇਹ
ਪੂੰਜੀਸਾਬਤੁਧਨੁਮਾਲੁ॥੧॥ਰਹਾਉਦੂਜਾ॥੨੦॥ਗਉੜੀਗੁਆਰੇਰੀਮਹਲਾ੫
ਜਾਕੈਵਸਿਖਾਨਸੁਲਤਾਨ॥ਜਾਕੈਵਸਿਹੈਸਗਲਜਹਾਨ॥ਜਾਕਾਕੀਆਸਭੁਕਿ
ਛੁਹੋਇ॥ਤਿਸਤੇਬਾਹਰਿਨਾਹੀਕੋਇ॥੧॥ਕਹੁਬੇਨੰਤੀਅਪੁਨੇਸਤਿਗੁਰਪਾਹਿ॥
ਕਾਜਤੁਮਾਰੇਦੇਇਨਿਬਾਹਿ॥੧॥ਰਹਾਉ॥ਸਭਤੇਊਚਜਾਕਾਦਰਬਾਰੁ॥ਸਗਲ
ਭਗਤਜਾਕਾਨਾਮੁਅਧਾਰੁ॥ਸਰਬਬਿਆਪਿਤਪੂਰਨਧਨੀ॥ਜਾਕੀਸੋਭਾਘਟਿਘ
ਟਿਬਨੀ॥੨॥ਜਿਸੁਸਿਮਰਤਦੁਖਡੇਰਾਢਹੈ॥ਜਿਸੁਸਿਮਰਤਜਮੁਕਿਛੂਨਕਹੈ॥ਜਿਸੁ
ਸਿਮਰਤਹੋਤਸੂਕੇਹਰੇ॥ਜਿਸੁਸਿਮਰਤਡੂਬਤਪਾਹਨਤਰੇ॥੩॥ਸੰਤਸਭਾਕਉਸਦਾਜੈਕਾਰੁ
॥ਹਰਿਹਰਿਨਾਮੁਜਨਪ੍ਰਾਨਅਧਾਰੁ॥ਕਹੁਨਾਨਕਮੇਰੀਸੁਣੀਅਰਦਾਸਿ॥ਸੰਤਪ੍ਰਸਾਦਿਮੋਕਉਨਾ
ਮਨਿਵਾਸਿ॥੪॥੨੧॥ਗਉੜੀਗੁਆਰੇਰੀਮਹਲਾ੫॥ ਸਤਿਗੁਰਦਰਸਨਿਅਗ
ਨਿਨਿਵਾਰੀ॥ਸਤਿਗੁਰਭੇਟਤਹਉਮੈਮਾਰੀ॥ਸਤਿਗੁਰਸੰਗਿਨਾਹੀਮਨੁਡੋਲੈ॥ਅੰਮ੍ਰਿਤਬਾ
ਣੀਗੁਰਮੁਖਿਬੋਲੈ॥੧॥ਸਭੁਜਗੁਸਾਚਾਜਾਸਚਮਹਿਰਾਤੇ॥ਸੀਤਲਸਾਤਿਗੁਰਤੇਪ੍ਰਭਜਾ
ਤੇ॥੧॥ਰਹਾਉ॥ਸੰਤਪ੍ਰਸਾਦਿਜਪੈਹਰਿਨਾਉ॥ਸੰਤਪ੍ਰਸਾਦਿਹਰਿਕੀਰਤਨੁਗਾਉ॥ਸੰਤਪ੍ਰ
ਸਾਦਿਸਗਲਦੁਖਮਿਟੇ॥ਸੰਤਪ੍ਰਸਾਦਿਬੰਧਨਤੇਛੁਟੇ॥੨॥ਸੰਤਕਿਰਪਾਤੇਮਿਟੇਮੋਹਭਰ
ਮ॥ਸਾਧਰੇਣਮਜਨਸਭਿਧਰਮ॥ਸਾਧਕ੍ਰਿਪਾਲਦਇਆਲਗੋਵਿੰਦੁ॥ਸਾਧਾਮਹਿਇਹ
ਹਮਰੀਜਿੰਦੁ॥੩॥ਕਿਰਪਾਨਿਧਿਕਿਰਪਾਲਧਿਆਵਉ॥ਸਾਧਸੰਗਿਤਾਬੈਠਣੁਪਾਵਉ
॥ਮੋਹਿਨਿਰਗੁਣਕਉਪ੍ਰਭਿਕੀਨੀਦਇਆ॥ਸਾਧਸੰਗਿਨਾਨਕਨਾਮੁਲਇਆ॥੪॥੨੨॥
ਗਉੜੀਗੁਆਰੇਰੀਮਹਲਾ੫॥ ਸਾਧਸੰਗਿਜਪਿਓਭਗਵੰਤੁ॥ਕੇਵਲਨਾਮੁਦੀ
ਓਗੁਰਿਮੰਤੁ॥ਤਜਿਅਭਿਮਾਨਭਏਨਿਰਵੈਰ॥ਆਠਪਹਰਪੂਜਹੁਗੁਰਪੈਰ॥੧॥ਅਬਮ
ਤਿਬਿਨਸੀਦੁਸਟਬਿਗਾਨੀ॥ਜਬਤੇਸੁਣਿਆਹਰਿਜਸੁਕਾਨੀ॥੧॥ਰਹਾਉ॥ਸਹਜਸੂ
ਖਆਨੰਦਨਿਧਾਨਾ॥ਰਾਖਨਹਾਰਰਖਿਲੇਇਨਿਦਾਨਾ॥ਦੂਖਦਰਦਬਿਨਸੇਭੈਭਰਮ॥ਆ

ਵਣਜਾਵਣਰਖੈਕਰਿਕਰਮ॥੨॥ਪੇਖੈਬੋਲੈਸੁਣੈਸਭੁਆਪਿ॥ਸਦਾਸੰਗਿਤਾਕਉਮਨਜਾਪਿ॥
ਸੰਤਪ੍ਰਸਾਦਿਭਇਓਪਰਗਾਸੁ॥ਪੂਰਿਰਹੇਏਕੈਗੁਣਤਾਸੁ॥੩॥ਕਹਤਪਵਿਤ੍ਰਸੁਣਤਪੁਨੀਤ
ਗੁਣਗੋਵਿੰਦਗਾਵਹਿਨਿਤਨੀਤ॥ਕਹੁਨਾਨਕਜਾਕਉਹੋਹੁਕ੍ਰਿਪਾਲਾ॥ਤਿਸੁਜਨਕੀਸ
ਭਪੂਰਨਘਾਲਾ॥੪॥੨੩॥ਗਉੜੀਗੁਆਰੇਰੀਮਹਲਾ੫॥ ਬੰਧਨਤੋੜਿਬੋਲਾ
ਵੈਰਾਮੁ॥ਮਨਮਹਿਲਾਗੈਸਾਚੁਧਿਆਨੁ॥ਮਿਟਹਿਕਲੇਸਸੁਖੀਹੋਇਰਹੀਐ॥ਐਸਾਦਾ
ਤਾਸਤਿਗੁਰੁਕਹੀਐ॥੧॥ਸੋਸੁਖਦਾਤਾਜਿਨਾਮੁਜਪਾਵੈ॥ਕਰਿਕਿਰਪਾਤਿਸੁਸੰਗਿਮਿ
ਲਾਵੈ॥੧॥ਰਹਾਉ॥ਜਿਸੁਹੋਇਦਇਆਲੁਤਿਸੁਆਪਿਮਿਲਾਵੈ॥ਸਰਬਨਿਧਾਨਗੁਰੂਤੇ
ਪਾਵੈ॥ਆਪੁਤਿਆਗਿਮਿਟੈਆਵਣਜਾਣਾ॥ਸਾਧਕੈਸੰਗਿਪਾਰਬ੍ਰਹਮੁਪਛਾਣਾ॥੨॥
ਜਨਊਪਰਿਪ੍ਰਭਭਏਦਇਆਲ॥ਜਨਕੀਟੇਕਏਕਗੋਪਾਲ॥ਏਕਾਲਿਵਏਕੋਮਨਿਭਾਉ
॥ਸਰਬਨਿਧਾਨਜਨਕੈਹਰਿਨਾਉ॥੩॥ਪਾਰਬ੍ਰਹਮਸਿਉਲਾਗੀਪ੍ਰੀਤਿ॥ਨਿਰਮਲਕਰਣੀ
ਸਾਚੀਰੀਤਿ॥ਗੁਰਿਪੂਰੈਮੇਟਿਆਅੰਧਿਆਰਾ॥ਨਾਨਕਕਾਪ੍ਰਭੁਅਪਰਅਪਾਰਾ॥੪॥੨੪॥
॥ਗਉੜੀਗੁਆਰੇਰੀਮਹਲਾ੫॥ ਜਿਸੁਮਨਿਵਸੈਤਰੈਜਨੁਸੋਇ॥ਜਾਕੈਕਰਮਿਪ
ਰਾਪਤਿਹੋਇ॥ਦੂਖੁਰੋਗੁਕਛੁਭਉਨਬਿਆਪੈ॥ਅੰਮ੍ਰਿਤਨਾਮੁਰਿਦੈਹਰਿਜਾਪੈ॥੧॥ਪਾਰ
ਬ੍ਰਹਮੁਪਰਮੇਸੁਰੁਧਿਆਈਐ॥ਗੁਰਪੂਰੇਤੇਇਹਮਤਿਪਾਈਐ॥੧॥ਰਹਾਉ॥ਕਰਣਕਰਾ
ਵਨਹਾਰਦਇਆਲ॥ਜੀਅਜੰਤਸਗਲੇਪ੍ਰਤਿਪਾਲ॥ਅਗਮਅਗੋਚਰਸਦਾਬੇਅੰਤ
॥ਸਿਮਰਿਮਨਾਪੂਰੇਗੁਰਮੰਤਾ॥੨॥ਜਾਕੀਸੇਵਾਸਰਬਨਿਧਾਨੁ॥ਪ੍ਰਭਕੀਪੂਜਾਪਾਈਐਮ
ਨੁ॥ਜਾਕੀਟਹਲਨਬਿਰਥੀਜਾਇ॥ਸਦਾਸਦਾਹਰਿਕੇਗੁਣਗਾਇ॥੩॥ਕਰਿਕਿਰਪਾਪ੍ਰ
ਭਅੰਤਰਜਾਮੀ॥ਸੁਖਨਿਧਾਨਹਰਿਅਲਖਸੁਆਮੀ॥ਜੀਅਜੰਤਤੇਰੀਸਰਣਾਈ॥ਨਾ
ਨਕਨਾਮੁਮਿਲੈਵਡਿਆਈ॥੪॥੨੫॥ਗਉੜੀਗੁਆਰੇਰੀਮਹਲਾ੫॥ ਜੀਅ
ਜੁਗਤਿਜਾਕੈਹੈਹਾਥ॥ਸੋਸਿਮਰਹੁਅਨਾਥਕੋਨਾਥੁ॥ਪ੍ਰਭਚਿਤਿਆਏਸਭੁਦੁਖੁਜਾਇ॥
ਭੈਸਭਬਿਨਸਹਿਹਰਿਕੈਨਾਇ॥੧॥ਬਿਨੁਹਰਿਭਉਕਾਹੇਕਾਮਾਨਹਿ॥ਹਰਿਬਿਸਰਤਕਾਹੇ
ਸੁਖੁਜਾਨਹਿ॥੧॥ਰਹਾਉ॥ਜਿਨਿਧਾਰੇਬਹੁਧਰਣਿਅਗਾਸ॥ਜਾਕੀਜੋਤਿਜੀਅਪਰਗਾਸ
॥ਜਾਕੀਬਖਸਨਮੇਟੈਕੋਇ॥ਸਿਮਰਿਸਿਮਰਿਪ੍ਰਭੁਨਿਰਭਉਹੋਇ॥੨॥ਆਠਪਹਰਸਿਮਰ

ਭੁਪ੍ਰਭਨਾਮੁ॥ਅਨਿਕਤੀਰਥਮਜਨੁਇਸਨਾਨੁ॥ਪਾਰਬ੍ਰਹਮਕੀਸਰਣੀਪਾਹਿ॥ਕੋਟਿਕਲੰਕ
ਖਿਨਮਾਹਿਮਿਟਿਜਾਹਿ॥੩॥ਬੇਮੁਹਤਾਜੁਪੂਰਾਪਾਤਿਸਾਹੁ॥ਪ੍ਰਭਸੇਵਕਸਾਚਾਵੇਸਾਹੁ॥ਗੁਰਿ
ਪੂਰੈਰਾਖੇਦੇਹਾਥ॥ਨਾਨਕਪਾਰਬ੍ਰਹਮਸਮਰਾਥ॥੪॥੨੬॥ਗਉੜੀਗੁਆਰੇਰੀਮਹਲਾ ੫
॥ਗੁਰਪਰਸਾਦਿਨਾਮਿਮਨੁਲਾਗਾ॥ਜਨਮਜਨਮਕਾਸੋਇਆਜਾਗਾ॥ਅੰਮ੍ਰਿਤਗੁਣਉ
ਚਰੈਪ੍ਰਭਬਾਣੀ॥ਪੂਰੇਗੁਰਕੀਸੁਮਤਿਪਰਾਣੀ॥੧॥ਪ੍ਰਭਸਿਮਰਤਕੁਸਲਸਭਿਪਾਏ॥ਘ
ਰਿਬਾਹਰਿਸੁਖਸਹਜਸਬਾਏ॥੧॥ਰਹਾਉ॥ਸੋਈਪਛਾਤਾਜਿਨਹਿਉਪਾਇਆ॥ਕਰਿਕਿ
ਰਪਾਪ੍ਰਭਿਆਪਿਮਿਲਾਇਆ॥ਬਾਹਪਕਰਿਲੀਨੋਕਰਿਅਪਨਾ॥ਹਰਿਹਰਿਕਥਾਸਦਾਜ
ਪੁਜਪਨਾ॥੨॥ਮੰਤ੍ਰੁਤੰਤ੍ਰੁਅਉਖਧੁਪੁਨਹਚਾਰੁ॥ਹਰਿਹਰਿਨਾਮੁਜੀਅਪ੍ਰਾਨਅਧਾਰੁ॥ਸਾ
ਚਾਧਨੁਪਾਇਓਹਰਿਰੰਗਿ॥ਦੁਤਰੁਤਰੇਸਾਧਕੈਸੰਗਿ॥੩॥ਸੁਖਿਬੈਸਹੁਸੰਤਸਜਨਪਰਵਾ
ਰੁ॥ਹਰਿਧਨੁਖਟਿਓਜਾਕਾਨਾਹਿਸੁਮਾਰੁ॥ਜਿਸਹਿਪਰਾਪਤਿਤਿਸੁਗੁਰੁਦੇਇ॥ਨਾਨਕਬਿ
ਰਥਾਕੋਇਨਹੋਇ॥੪॥੨੭॥ਗਉੜੀਗੁਆਰੇਰੀਮਹਲਾ ੫ ॥ਹਸਤਪੁਨੀਤਹੋ
ਹਿਤਤਕਾਲ॥ਬਿਨਸਿਜਾਹਿਮਾਇਆਜੰਜਾਲ॥ਰਸਨਾਰਮਹੁਰਾਮਗੁਣਨੀਤ॥ਸੁਖੁ
ਪਾਵਹੁਮੇਰੇਭਾਈਮੀਤ॥੧॥ਲਿਖੁਲੇਖਣਿਕਾਗਦਿਮਸਵਾਣੀ॥ਰਾਮਨਾਮਹਰਿਅੰਮ੍ਰਿਤ
ਬਾਣੀ॥੧॥ਰਹਾਉ॥ਇਹਕਾਰਜਿਤੇਰੇਜਾਹਿਬਿਕਾਰ॥ਸਿਮਰਤਰਾਮਨਾਹੀਜਮਮਾਰ॥ਧ
ਰਮਰਾਇਕੇਦੂਤਨਜੋਹੈ॥ਮਾਇਆਮਗਨਨਕਛੂਐਮੋਹੈ॥੨॥ਉਧਰਹਿਆਪਿਤਰੈਸੰਸਾ
ਰੁ॥ਰਾਮਨਾਮਜਪਿਏਕੰਕਾਰੁ॥ਆਪਿਕਮਾਵਹੁਅਵਰਾਉਪਦੇਸ॥ਰਾਮਨਾਮਹਿਰਦੈਪਰਵੇ
ਸ॥੩॥ਜਾਕੈਮਾਥੈਏਹੁਨਿਧਾਨੁ॥ਸੋਈਪੁਰਖੁਜਪੈਭਗਵਾਨੁ॥ਆਠਪਹਰਹਰਿਹਰਿਗੁਣ
ਗਾਉ॥ਕਹੁਨਾਨਕਹਉਤਿਸੁਬਲਿਜਾਉ॥੪॥੨੮॥
ਰਾਗੁਗਉੜੀਗੁਆਰੇਰੀਮਹਲਾ ੫ ਚਉਪਦੇਦੁਪਦੇ॥ ੴਸਤਿਗੁਰਪ੍ਰਸਾਦਿ॥
ਜੋਪਰਾਇਓਸੋਈਅਪਨਾ॥ਜੋਤਜਿਛੋਡਨਤਿਸੁਸਿਉਮਨੁਰਚਨਾ॥੧॥ਕਹਹੁਗੁਸਾਈ
ਮਿਲੀਐਕੇਹ॥ਜੋਬਿਬਰਜਤਤਿਸਸਿਉਨੇਹ॥੧॥ਰਹਾਉ॥ਝੂਠੁਬਾਤਸਾਸਚੁਕਰਿ
ਜਾਤੀ॥ਸਤਿਹੋਵਨੁਮਨਿਲਗੈਨਰਾਤੀ॥੨॥ਬਾਵੈਮਾਰਗੁਟੇਢਾਚਲਨਾ॥ਸੀਧਾਛੋ
ਡਿਅਪੂਠਾਬੁਨਨਾ॥੩॥ਦੁਹਾਸਿਰਿਆਕਾਖਸਮੁਪ੍ਰਭੁਸੋਈ॥ਜਿਸੁਮੇਲੇਨਾਨਕਸੋਮੁਕ

ਤਾਹੋਈ॥੪॥੨੯॥ਗਉੜੀਗੁਆਰੇਰੀਮਹਲਾ ੫ ॥ਕਲਿਜੁਗਮਹਿਮਿਲਿਆ
ਏਸੰਜੋਗ॥ਜਿਚਰੁਆਗਿਆਤਿਚਰੁਭੋਗਹਿਭੋਗ॥੧॥ਜਲੈਨਪਾਈਐਰਾਮਸਨੇਹੀ॥
ਕਿਰਤਿਸੰਜੋਗਿਸਤੀਉਠਿਹੋਈ॥੧॥ਰਹਾਉ॥ਦੇਖਾਦੇਖੀਮਨਹਠਿਜਲਿਜਾਈਐ॥
ਪ੍ਰਿਅਸੰਗੁਨਪਾਵੈਬਹੁਜੋਨਿਭਵਾਈਐ॥੨॥ਸੀਲਸੰਜਮਿਪ੍ਰਿਅਆਗਿਆਮਾਨੈ॥
ਤਿਸੁਨਾਰੀਕਉਦੁਖੁਨਜਮਾਨੈ॥੩॥ਕਹੁਨਾਨਕਜਿਨਿਪ੍ਰਿਉਪਰਮੇਸਰੁਕਰਿਜਾਨਿਆ॥ਧੰਨੁ
ਸਤੀਦਰਗਹਪਰਵਾਨਿਆ॥੪॥੩੦॥ਗਉੜੀਗੁਆਰੇਰੀਮਹਲਾ ੫ ॥ਹਮਧ
ਨਵੰਤਭਾਗਠਸਚਨਾਇ॥ਹਰਿਗੁਣਗਾਵਹਸਹਜਿਸੁਭਾਇ॥੧॥ਰਹਾਉ॥ਪੀਊਦਾਦੇ
ਕਾਖੋਲਿਡਿਠਾਖਜਾਨਾ॥ਤਾਮੇਰੈਮਨਿਭਇਆਨਿਧਾਨਾ॥੧॥ਰਤਨਲਾਲਜਾਕਾਕਛੂਨ
ਮੋਲੁ॥ਭਰੇਭੰਡਾਰਅਖੂਟਅਤੋਲ॥੨॥ਖਾਵਹਿਖਰਚਹਿਰਲਿਮਿਲਿਭਾਈ॥ਤੋਟਿ
ਨਆਵੈਵਧਦੋਜਾਈ॥੩॥ਕਹੁਨਾਨਕਜਿਸੁਮਸਤਕਿਲੇਖੁਲਿਖਾਇ॥ਸੁਏਤੁਖਜਾ
ਨੈਲਇਆਰਲਾਇ॥੪॥੩੧॥ਗਉੜੀਮਹਲਾ ੫ ॥ਡਰਿਡਰਿਮਰਤੇਜਬ
ਜਾਨੀਐਦੂਰਿ॥ਡਰੁਚੂਕਾਦੇਖਿਆਭਰਪੂਰਿ॥੧॥ਸਤਿਗੁਰਅਪਨੇਕਉਬਲਿਹਾਰੈ॥ਛੋ
ਡਿਨਜਾਈਸਰਪਰਤਾਰੈ॥੧॥ਰਹਾਉ॥ਦੂਖੁਰੋਗੁਸੋਗੁਬਿਸਰੈਜਬਨਾਮੁ॥ਸਦਾਅਨੰ
ਦੁਜਾਹਰਿਗੁਣਗਾਮੁ॥੨॥ਬੁਰਾਭਲਾਕੋਈਨਕਹੀਜੈ॥ਛੋਡਿਮਾਨੁਹਰਿਚਰਨਗਹੀਜੈ॥
੩॥ਕਹੁਨਾਨਕਗੁਰਮੰਤ੍ਰੁਚਿਤਾਰਿ॥ਸੁਖੁਪਾਵਹਿਸਾਚੈਦਰਬਾਰਿ॥੪॥੩੨॥ਗਉੜੀ
ਮਹਲਾ ੫ ॥ਜਾਕਾਮੀਤੁਸਾਜਨੁਹੈਸਮੀਆ॥ਤਿਸੁਜਨਕਉਕਹੁਕਾਕੀਕਮੀ
ਆ॥੧॥ਜਾਕੀਪ੍ਰੀਤਿਗੋਬਿੰਦਸਿਉਲਾਗੀ॥ਦੂਖੁਦਰਦੁਭ੍ਰਮੁਤਾਕਾਭਾਗੀ॥੧॥ਰਹਾਉ॥
ਜਾਕਉਰਸੁਹਰਿਰਸੁਹੈਆਇਓ॥ਸੋਅਨਰਸਨਾਹੀਲਪਟਾਇਓ॥੨॥ਜਾਕਾਕਹਿਆਦ
ਰਗਹਚਲੈ॥ਸੋਕਿਸੁਕਉਨਦਰਿਲੈਆਵੈਤਲੈ॥੩॥ਜਾਕਾਸਭੁਕਿਛੁਤਾਕਾਹੋਇ॥ਨਾ
ਨਕਤਾਕਉਸਦਾਸੁਖੁਹੋਇ॥੪॥੩੩॥ਗਉੜੀਮਹਲਾ ੫ ॥ਜਾਕੈਦੁਖੁਸੁਖੁ
ਸਮਕਰਿਜਾਪੈ॥ਤਾਕਉਕਾੜਾਕਹਾਬਿਆਪੈ॥੧॥ਸਹਜਅਨੰਦਹਰਿਸਾਧੂਮਾਹਿ॥ਆ
ਗਿਆਕਾਰੀਹਰਿਹਰਿਰਾਇ॥੧॥ਰਹਾਉ॥ਜਾਕੈਅਚਿੰਤੁਵਸੈਮਨਿਆਇ॥ਤਾਕਉਚਿੰਤਾ
ਕਤਹੂੰਨਾਹਿ॥੨॥ਜਾਕੈਬਿਨਸਿਓਮਨਤੇਭਰਮਾ॥ਤਾਕੈਕਛੂਨਾਹੀਡਰੁਜਮਾ॥੩॥ਜਾ

ਕੈਹਿਰਦੈਦੀਓਗੁਰਿਨਾਮਾ॥ਕਹੁਨਾਨਕਤਾਕੈਸਗਲਨਿਧਾਨਾ॥੪॥੩੪॥ਗਉੜੀਮਹਲਾ
੫ ॥ਅਗਮਰੂਪਕਾਮਨਮਹਿਥਾਨਾ॥ਗੁਰਪ੍ਰਸਾਦਿਕਿਨੈਵਿਰਲੈਜਾਨਾ॥੧॥ਸਹ
ਜਕਥਾਕੇਅੰਮ੍ਰਿਤਕੁੰਟਾ॥ਜਿਸਹਿਪਰਾਪਤਿਤਿਸੁਲੈਭੁੰਚਾ॥੧॥ਰਹਾਉ॥ਅਨਹਤਬਾ
ਣੀਥਾਨੁਨਿਰਾਲਾ॥ਤਾਕੀਧੁਨਿਮੋਹੇਗੋਪਾਲਾ॥੨॥ਤਹਸਹਜਅਖਾਰੇਅਨੇਕਅਨੰਤਾ
॥ਪਾਰਬ੍ਰਹਮਕੇਸੰਗੀਸੰਤਾ॥੩॥ਹਰਖਅਨੰਤਸੋਗਨਹੀਬੀਆ॥ਸੋਘਰੁਗੁਰਿਨਾਨਕ
ਕਉਦੀਆ॥੪॥੩੫॥ਗਉੜੀਮਹਲਾ ੫ ॥ਕਵਨਰੂਪੁਤੇਰਾਆਰਾਧਉ॥ਕਵਨ
ਜੋਗਕਾਇਆਲੇਸਾਧਉ॥੧॥ਕਵਨਗੁਨੁਜੋਤੁਝੁਲੈਗਾਵਉ॥ਕਵਨਬੋਲਪਾਰ
ਬ੍ਰਹਮਰੀਝਾਵਉ॥੧॥ਰਹਾਉ॥ਕਵਨਸੁਪੂਜਾਤੇਰੀਕਰਉ॥ਕਵਨਸੁਬਿਧਿਜਿਤੁਭ
ਵਜਲਤਰਉ॥੨॥ਕਵਨਤਪੁਜਿਤੁਤਪੀਆਹੋਇ॥ਕਵਨਸੁਨਾਮੁਹਉਮੈਮਲੁਖੋ
ਇ॥੩॥ਗੁਣਪੂਜਾਗਿਆਨਧਿਆਨਨਾਨਕਸਗਲਘਾਲ॥ਜਿਸੁਕਰਿਕਿਰਪਾਸ
ਤਿਗੁਰੁਮਿਲੈਦਇਆਲ॥੪॥ਤਿਸਹੀਗੁਨੁਤਿਨਹੀਪ੍ਰਭੁਜਾਤਾ॥ਜਿਸਕੀਮਾਨਿਲੇ
ਇਸੁਖਦਾਤਾ॥੧॥ਰਹਾਉਦੂਜਾ॥੩੬॥ਗਉੜੀਮਹਲਾ ੫ ॥ਆਪਨਤਨੁ
ਨਹੀਜਾਕੋਗਰਬਾ॥ਰਾਜਮਿਲਖਨਹੀਆਪਨਦਰਬਾ॥੧॥ਆਪਨਨਹੀਕਾਕਉਲ
ਪਟਾਇਓ॥ਆਪਨਨਾਮੁਸਤਿਗੁਰਤੇਪਾਇਓ॥੧॥ਰਹਾਉ॥ਸੁਤਬਨਿਤਾਆਪਨ
ਨਹੀਭਾਈ॥ਇਸਟਮੀਤਆਪਬਾਪੁਨਮਾਈ॥੨॥ਸੁਇਨਾਰੂਪਾਫੁਨਿਨਹੀਦਾਮ॥ਹੈਵ
ਰਗੈਵਰਆਪਨਨਹੀਕਾਮ॥੩॥ਕਹੁਨਾਨਕਜੋਗੁਰਿਬਖਸਿਮਿਲਾਇਆ॥ਤਿਸਕਾਸ
ਭੁਕਿਛੁਜਿਸਕਾਹਰਿਰਾਇਆ॥੪॥੩੭॥ਗਉੜੀਮਹਲਾ ੫ ॥ਗੁਰਕੇਚਰ
ਣਊਪਰਿਮੇਰੇਮਾਥੇ॥ਤਾਤੇਦੁਖਮੇਰੇਸਗਲੇਲਾਥੇ॥੧॥ਸਤਿਗੁਰਅਪੁਨੇਕਉਕੁਰਬਾਨੀ
॥ਆਤਮਚੀਨਿਪਰਮਰੰਗਮਾਨੀ॥੧॥ਰਹਾਉ॥ਚਰਣਰੇਣੁਗੁਰਕੀਮੁਖਿਲਾਗੀ॥ਅਹੰ
ਬੁਧਿਤਿਨਿਸਗਲਤਿਆਗੀ॥੨॥ਗੁਰਕਾਸਬਦੁਲਗੋਮਨਿਮੀਠਾ॥ਪਾਰਬ੍ਰਹਮੁਤਾ
ਤੇਮੋਹਿਡੀਠਾ॥੩॥ਗੁਰੁਸੁਖਦਾਤਾਗੁਰੁਕਰਤਾਰੁ॥ਜੀਅਪ੍ਰਾਣਨਾਨਕਗੁਰੁਆਧਾਰੁ॥੪
॥੩੮॥ਗਉੜੀਮਹਲਾ ੫ ॥ਰੇਮਨਮੇਰੇਤੂੰਤਾਕਉਆਹਿ॥ਜਾਕੈਊਣਾਕਛਹੂ
ਨਾਹਿ॥੧॥ਹਰਿਸਾਪ੍ਰੀਤਮੁਕਰਿਮਨਮੀਤ॥ਪ੍ਰਾਨਅਧਾਰੁਰਾਖਹੁਸਦਚੀਤ॥੧॥ਰਹਾਉ॥

ਰੇਮਨਮੇਰੇਤੂੰਤਾਕਉਸੇਵਿ॥ਆਦਿਪੁਰਖਅਪਰੰਪਰਦੇਵ॥੨॥ਤਿਸੁਊਪਰਿਮਨਕ
ਰਿਤੂੰਆਸਾ॥ਆਦਿਜੁਗਾਦਿਜਾਕਾਭਰਵਾਸਾ॥੩॥ਜਾਕੀਪ੍ਰੀਤਿਸਦਾਸੁਖੁਹੋਇ॥ਨਾ
ਨਕੁਗਾਵੈਗੁਰਮਿਲਿਸੋਇ॥੪॥੩੯॥ਗਉੜੀਮਹਲਾ ੫ ॥ਮੀਤੁਕਰੈਸੋਈ
ਹਮਮਾਨਾ॥ਮੀਤਕੇਕਰਤਬਕੁਸਲਸਮਾਨਾ॥੧॥ਏਕਾਟੇਕਮੇਰੈਮਨਿਚੀਤ॥ਜਿਸੁਕਿਛੁ
ਕਰਣਾਸੁਹਮਰਾਮੀਤ॥੧॥ਰਹਾਉ॥ਮੀਤੁਹਮਾਰਾਵੇਪਰਵਾਹਾ॥ਗੁਰਕਿਰਪਾਤੇਮੋਹਿਅ
ਸਨਾਹਾ॥੨॥ਮੀਤੁਹਮਾਰਾਅੰਤਰਜਾਮੀ॥ਸਮਰਥਪੁਰਖੁਪਾਰਬ੍ਰਹਮੁਸੁਆਮੀ॥੩॥ਹਮਦਾਸੇ
ਤੁਮਠਾਕੁਰਮੇਰੇ॥ਮਾਨੁਮਹਤੁਨਾਨਕਪ੍ਰਭੁਤੇਰੇ॥੪॥੪੦॥ਗਉੜੀਮਹਲਾ ੫ ॥ਜਾ
ਕਉਤੁਮਭਏਸਮਰਥਅੰਗਾ॥ਤਾਕਉਕਛੁਨਾਹੀਕਾਲੰਗਾ॥੧॥ਮਾਧਉਜਾਕਉਹੈਆਸਤੁਮ
ਰੀ॥ਤਾਕਉਕਛੁਨਾਹੀਸੰਸਾਰੀ॥੧॥ਰਹਾਉ॥ਜਾਕੈਹਿਰਦੈਠਾਕੁਰੁਹੋਇ॥ਤਾਕਉਸਹਸਾਨਾਹਿ
ਕੋਇ॥੨॥ਜਾਕਉਤੁਮਦੀਨੀਪ੍ਰਭਧੀਰ॥ਤਾਕੈਨਿਕਟਿਨਆਵੈਪੀਰ॥੩॥ਕਹੁਨਾਨਕਮੈਸੋ
ਗੁਰੁਪਾਇਆ॥ਪਾਰਬ੍ਰਹਮਪੂਰਨਦੇਖਾਇਆ॥੪॥੪੧॥ਗਉੜੀਮਹਲਾ ੫ ॥ਦੁਲ
ਭਦੇਹਪਾਈਵਡਭਾਗੀ॥ਨਾਮੁਨਜਪਹਿਤੇਆਤਮਘਾਤੀ॥੧॥ਮਰਿਨਜਾਹੀਜਿਨਾਬਿਸ
ਰਤਰਾਮਾ॥ਨਾਮਬਿਹੂਨਜੀਵਨਕਉਨਕਾਮਾ॥੧॥ਰਹਾਉ॥ਖਾਤਪੀਤਖੇਲਤਹਸਤਬਿਸਥ
ਰ॥ਕਵਨਅਰਥਮਿਰਤਕਸੀਗਾਰ॥੨॥ਜੋਨਸੁਨਹਿਜਸੁਪਰਮਾਨੰਦਾ॥ਪਸੁਪੰਖੀਤ੍ਰਿਗਦ
ਜੋਨਿਤੇਮੰਦਾ॥੩॥ਕਹੁਨਾਨਕਗੁਰਿਮੰਤ੍ਰੁਦ੍ਰਿੜਾਇਆ॥ਕੇਵਲਨਾਮੁਰਿਦਮਾਹਿਸਮਾਇਆ
॥੪॥੪੨॥ਗਉੜੀਮਹਲਾ ੫ ॥ਕਾਕੀਮਾਈਕਾਕੋਬਾਪ॥ਨਾਮਧਾਰੀਕਝੂਠੇਸ
ਭਿਸਾਕ॥੧॥ਕਾਹੇਕਉਮੂਰਖਭਖਲਾਇਆ॥ਮਿਲਿਸੰਜੋਗਿਹੁਕਮਿਤੂੰਆਇਆ॥੧॥
ਰਹਾਉ॥ਏਕਾਮਾਟੀਏਕਾਜੋਤਿ॥ਏਕੋਪਵਨੁਕਹਾਕਉਨੁਰੋਤਿ॥੨॥ਮੇਰਾਮੇਰਾਕਰਿਬਿਲ
ਲਾਹੀ॥ਮਰਣਹਾਰੁਇਹੁਜੀਅਰਾਨਾਹੀ॥੩॥ਕਹੁਨਾਨਕਗੁਰਿਖੋਲੇਕਪਾਟ॥ਮੁਕਤੁਭਏ
ਬਿਨਸੇਭ੍ਰਮਥਾਟ॥੪॥੪੩॥ਗਉੜੀਮਹਲਾ ੫ ॥ਵਡੇਵਡੇਜੋਦੀਸਹਿਲੋਗ॥
ਤਿਨਕਉਬਿਆਪੈਚਿੰਤਾਰੋਗ॥੧॥ਕਉਨਵਡਾਮਾਇਆਵਡਿਆਈ॥ਸੋਵਡਾਜਿਨਿਰਾ
ਮਲਿਵਲਾਈ॥੧॥ਰਹਾਉ॥ਭੂਮੀਆਭੂਮਿਊਪਰਿਨਿਤਲੁਝੈ॥ਛੋਡਿਚਲੈਤ੍ਰਿਸਨਾਨਹੀ
ਬੁਝੈ॥੨॥ਕਹੁਨਾਨਕਇਹੁਤਤੁਬੀਚਾਰਾ॥ਬਿਨੁਹਰਿਭਜਨਨਾਹੀਛੁਟਕਾਰਾ॥੩॥੪੪॥

ਗਉੜੀਮਹਲਾ ੫ ॥ਪੂਰਾਮਾਰਗੁਪੂਰਾਇਸਨਾਨੁ॥ਸਭੁਕਿਛੁਪੂਰਾਹਿਰਦੈਨਾਮੁ॥੧॥
ਪੂਰੀਰਹੀਜਾਪੂਰੈਰਾਖੀ॥ਪਾਰਬ੍ਰਹਮਕੀਸਰਣਿਜਨਤਾਕੀ॥੧॥ਰਹਾਉ॥ਪੂਰਾਸੁਖੁਪੂਰਾਸੰਤੋ
ਖੁ॥ਪੂਰਾਤਪੁਪੂਰਨਰਾਜੁਜੋਗੁ॥੨॥ਹਰਿਕੈਮਾਰਗਿਪਤਿਤਪੁਨੀਤਾ॥ਪੂਰੀਸੋਭਾਪੂਰਾਲੋਕੀ
ਕਾ॥੩॥ਕਰਣਹਾਰੁਸਦਵਸੈਹਦੂਰਾ॥ਕਹੁਨਾਨਕਮੇਰਾਸਤਿਗੁਰੁਪੂਰਾ॥੪॥੪੫॥ਗਉੜੀ
ਮਹਲਾ ੫ ॥ਸੰਤਕੀਧੂਰਿਮਿਟੇਅਘਕੋਟਿ॥ਸੰਤਪ੍ਰਸਾਦਿਜਨਮਮਰਣਤੇਛੋਟਿ
॥੧॥ਸੰਤਕਾਦਰਸੁਪੂਰਨਇਸਨਾਨੁ॥ਸੰਤਕ੍ਰਿਪਾਤੇਜਪੀਐਨਾਮੁ॥੧॥ਰਹਾਉ॥ਸੰਤਕੈਸੰਗਿ
ਮਿਟਿਆਅਹੰਕਾਰੁ॥ਦ੍ਰਿਸਟਿਆਵੈਸਭੁਏਕੰਕਾਰੁ॥੨॥ਸੰਤਸੁਪ੍ਰਸੰਨਆਏਵਸਿਪੰਚ
॥ਅੰਮ੍ਰਿਤੁਨਾਮੁਰਿਦੈਲੈਸੰਚ॥੩॥ਕਹੁਨਾਨਕਜਾਕਾਪੂਰਾਕਰਮ॥ਤਿਸੁਭੇਟੇਸਾਧੂਕੇਚਰ
ਣ॥੪॥੪੬॥ਗਉੜੀਮਹਲਾ ੫ ॥ਹਰਿਗੁਣਜਪਤਕਮਲੁਪਰਗਾਸੈ॥ਹਰਿ
ਸਿਮਰਤਤ੍ਰਾਸਸਭਨਾਸੈ॥੧॥ਸਾਮਤਿਪੂਰੀਜਿਤੁਹਰਿਗੁਣਗਾਵੈ॥ਵਡੈਭਾਗਿਸਾਧੂਸੰ
ਗੁਪਾਵੈ॥੧॥ਰਹਾਉ॥ਸਾਧਸੰਗਿਪਾਈਐਨਿਧਿਨਾਮਾ॥ਸਾਧਸੰਗਿਪੂਰਨਸਭਿਕਾਮਾ॥੨
॥ਹਰਿਕੀਭਗਤਿਜਨਮੁਪਰਵਾਣੁ॥ਗੁਰਕਿਰਪਾਤੇਨਾਮੁਵਖਾਣੁ॥੩॥ਕਹੁਨਾਨਕਸੋਜਨੁਪਰ
ਵਾਣੁ॥ਜਾਕੈਰਿਦੈਵਸੈਭਗਵਾਨੁ॥੪॥੪੭॥ਗਉੜੀਮਹਲਾ ੫ ॥ਏਕਸੁਸਿਉਜ
ਾਕਾਮਨੁਰਾਤਾ॥ਵਿਸਰੀਤਿਸੈਪਰਾਈਤਾਤਾ॥੧॥ਬਿਨੁਗੋਬਿੰਦਨਦੀਸੈਕੋਈ॥ਕਰਨਕਰਾ
ਵਨਕਰਤਾਸੋਈ॥੧॥ਰਹਾਉ॥ਮਨਹਿਕਮਾਵੈਮੁਖਿਹਰਿਹਰਿਬੋਲੈ॥ਸੋਜਨੁਇਤਉਤਕ
ਤਹਿਨਡੋਲੈ॥੨॥ਜਾਕੈਹਰਿਧਨੁਸੋਸਚਸਾਹੁ॥ਗੁਰਿਪੂਰੈਕਰਿਦੀਨੋਵਿਸਾਹੁ॥੩॥ਜੀ
ਵਨਪੁਰਖੁਮਿਲਿਆਹਰਿਰਾਇਆ॥ਕਹੁਨਾਨਕਪਰਮਪਦੁਪਾਇਆ॥੪॥੪੮॥ਗਉੜੀ
ਮਹਲਾ ੫ ॥ਨਾਮੁਭਗਤਕੈਪ੍ਰਾਨਅਧਾਰੁ॥ਨਾਮੋਧਨੁਨਾਮੋਬਿਉਹਾਰੁ॥੧॥ਨਾਮਵਡਿ
ਈਜਨੁਸੋਭਾਪਾਏ॥ਕਰਿਕਿਰਪਾਜਿਸੁਆਪਿਦਿਵਾਏ॥੧॥ਰਹਾਉ॥ਨਾਮੁਭਗਤਕੈਸੁਖ
ਅਸਥਾਨੁ॥ਨਾਮਰਤੁਸੋਭਗਤੁਪਰਵਾਨੁ॥੨॥ਹਰਿਕਾਨਾਮੁਜਨਕਉਧਾਰੈ॥ਸਾਸਿਸਾਸਿਜਨੁ
ਨਾਮੁਸਮਾਰੈ॥੩॥ਕਹੁਨਾਨਕਜਿਸੁਪੂਰਾਭਾਗੁ॥ਨਾਮਸੰਗਿਤਾਕਾਮਨੁਲਾਗੁ॥੪॥੪੯॥
ਗਉੜੀਮਹਲਾ ੫ ॥ਸੰਤਪ੍ਰਸਾਦਿਹਰਿਨਾਮੁਧਿਆਇਆ॥ਤਬਤੇਧਾਵਤੁਮਨੁ
ਤ੍ਰਿਪਤਾਇਆ॥੧॥ਸੁਖਬਿਸ੍ਰਾਮੁਪਾਇਆਗੁਣਗਾਇ॥ਸ੍ਰਮੁਮਿਟਿਆਮੇਰੀਹਤੀਬਲਾਇ

੧॥ਰਹਾਉ॥ਚਰਨਕਮਲਆਰਾਧਿਭਗਵੰਤਾ॥ਹਰਿਸਿਮਰਨਤੇਮਿਟੀਮੇਰੀਚਿੰਤਾ॥੨॥ਸ
ਭਤਜਿਅਨਾਥੁਏਕਸਰਣਿਆਇਓ॥ਊਚਅਸਥਾਨੁਤਬਸਹਜੇਪਾਇਓ॥੩॥ਦੂਖੁਦਰ
ਦੁਭ੍ਰਮੁਭਉਨਸਿਆ॥ਕਰਣਹਾਰੁਨਾਨਕਮਨਿਬਸਿਆ॥੪॥੫੦॥ਗਉੜੀਮਹਲਾ ੫
॥ਕਰਕਰਿਟਹਲਰਸਨਾਗੁਣਗਾਵਉ॥ਚਰਨਠਾਕੁਰਕੈਮਾਰਗਿਧਾਵਉ॥੧॥ਭਲੋ
ਸਮੋਸਿਮਰਨਕੀਬਰੀਆ॥ਸਿਮਰਤਨਾਮੁਭੈਪਾਰਿਉਤਰੀਆ॥੧॥ਰਹਾਉ॥ਨੇਤ੍ਰਸੰਤਨ
ਕਾਦਰਸਨੁਪੇਖੁ॥ਪ੍ਰਭਅਵਿਨਾਸੀਮਨਮਹਿਲੇਖੁ॥੨॥ਸੁਣਿਕੀਰਤਨੁਸਾਧਪਹਿਜਾਇ
॥ਜਨਮਮਰਣਕੀਤ੍ਰਾਸਮਿਟਾਇ॥੩॥ਚਰਣਕਮਲਠਾਕੁਰਉਰਿਧਾਰਿ॥ਦੁਲਭਦੇਹ
ਨਾਨਕਨਿਸਤਾਰਿ॥੪॥੫੧॥ਗਉੜੀਮਹਲਾ ੫ ॥ਜਾਕਉਅਪਨੀਕਿਰਪਾਧਾਰੈ
॥ਸੋਜਨੁਰਸਨਾਨਾਮੁਉਚਾਰੈ॥੧॥ਹਰਿਬਿਸਰਤਸਹਸਾਦੁਖੁਬਿਆਪੈ॥ਸਿਮਰਤਨਾਮੁ
ਭਰਮੁਭਉਭਾਗੈ॥੧॥ਰਹਾਉ॥ਹਰਿਕੀਰਤਨੁਸੁਣੈਹਰਿਕੀਰਤਨੁਗਾਵੈ॥ਤਿਸੁਜਨਦੂਖੁ
ਨਿਕਟਿਨਹੀਆਵੈ॥੨॥ਹਰਿਕੀਟਹਲਕਰਤਜਨੁਸੋਹੈ॥ਤਾਕਉਮਾਇਆਅਗਨਿਨਪੋ
ਹੈ॥੩॥ਮਨਿਤਨਿਮੁਖਿਹਰਿਨਾਮੁਦਇਆਲ॥ਨਾਨਕਤਜੀਅਲੇਅਵਰਿਜੰਜਾਲ॥੪
॥੫੨॥ਗਉੜੀਮਹਲਾ ੫ ॥ਛਾਡਿਸਿਆਨਪਬਹੁਚਤੁਰਾਈ॥ਗੁਰਪੂਰੇਕੀਟੇ
ਕਟਿਕਾਈ॥੧॥ਦੁਖਬਿਨਸੇਸੁਖਹਰਿਗੁਣਗਾਇ॥ਗੁਰੁਪੂਰਾਭੇਟਿਆਲਿਵਲਾਇ॥੧॥
ਰਹਾਉ॥ਹਰਿਕਾਨਾਮੁਦੀਓਗੁਰਿਮੰਤ੍ਰੁ॥ਮਿਟੇਵਿਸੂਰੇਉਤਰੀਚਿੰਤ॥੨॥ਅਨਦਭਏਗੁਰ
ਮਿਲਤਕ੍ਰਿਪਾਲ॥ਕਰਿਕਿਰਪਾਕਾਟੇਜਮਜਾਲ॥੩॥ਕਹੁਨਾਨਕਗੁਰੁਪੂਰਾਪਾਇਆ॥
ਤਾਤੇਬਹੁਰਿਨਬਿਆਪੈਮਾਇਆ॥੪॥੫੩॥ਗਉੜੀਮਹਲਾ ੫ ॥ਰਾਖਿਲੀਆ
ਗੁਰਿਪੂਰੈਆਪਿ॥ਮਨਮੁਖਕਉਲਾਗੋਸੰਤਾਪੁ॥੧॥ਗੁਰੂਗੁਰੂਜਪਿਮੀਤਹਮਾਰੇ॥ਮੁਖਊ
ਜਲਹੋਵਹਿਦਰਬਾਰੇ॥੧॥ਰਹਾਉ॥ਗੁਰਕੇਚਰਣਹਿਰਦੈਵਸਾਇ॥ਦੁਖਦੁਸਮਨਤੇਰੀ
ਹਤੈਬਲਾਇ॥੨॥ਗੁਰਕਾਸਬਦੁਤੇਰੈਸੰਗਿਸਹਾਈ॥ਦਇਆਲਭਏਸਗਲੇਜੀਅਭਾ
ਈ॥੩॥ਗੁਰਿਪੂਰੈਜਬਕਿਰਪਾਕਰੀ॥ਭਨਤਿਨਾਨਕਮੇਰੀਪੂਰੀਪਰੀ॥੪॥੫੪॥ਗਉੜੀ
ਮਹਲਾ ੫ ॥ਅਨਿਕਰਸਾਖਾਏਜੈਸੇਢੋਰ॥ਮੋਹਕੀਜੇਵਰੀਬਾਧਿਓਚੋਰ॥੧॥ਮਿ
ਰਤਕਦੇਹਸਾਧਸੰਗਬਿਹੂਨਾ॥ਆਵਤਜਾਤਜੋਨੀਦੁਖਖੀਨਾ॥੧॥ਰਹਾਉ॥ਅਨਿਕਬਸ

ਤ੍ਰਸੁੰਦਰਪਹਿਰਾਇਆ॥ਜਿਉਡਰਨਾਖੇਤਮਾਹਿਡਰਾਇਆ॥੨॥ਸਗਲਸਰੀਰਆ
ਵਤਸਭਕਾਮ॥ਨਿਹਫਲਮਾਨੁਖੁਜਪੈਨਹੀਨਾਮ॥੩॥ਕਹੁਨਾਨਕਜਾਕਉਭਏਦਇਆ
ਲਾ॥ਸਾਧਸੰਗਿਮਿਲਿਭਜਹਿਗੁੋਪਾਲਾ॥੪॥੫੫॥ਗਉੜੀਮਹਲਾ ੫ ॥
ਕਲਿਕਲੇਸਗੁਰਸਬਦਿਨਿਵਾਰੇ॥ਆਵਣਜਾਣਰਹੇਸੁਖਸਾਰੇ॥੧॥ਭੈਬਿਨਸੇਨਿਰ
ਭਉਹਰਿਧਿਆਇਆ॥ਸਾਧਸੰਗਿਹਰਿਕੇਗੁਣਗਾਇਆ॥੧॥ਰਹਾਉ॥ਚਰਨਕਵਲ
ਰਿਦਅੰਤਰਿਧਾਰੇ॥ਅਗਨਿਸਾਗਰਗੁਰਿਪਾਰਿਉਤਾਰੇ॥੨॥ਬੂਡਤਜਾਤਪੂਰੈਗੁਰਿਕਾ
ਢੇ॥ਜਨਮਜਨਮਕੇਟੂਟੇਗਾਢੇ॥੩॥ਕਹੁਨਾਨਕਤਿਸੁਗੁਰਬਲਿਹਾਰੀ॥ਜਿਸੁਭੇਟਤ
ਗਤਿਭਈਹਮਾਰੀ॥੪॥੫੬॥ਗਉੜੀਮਹਲਾ ੫ ॥ਸਾਧਸੰਗਿਤਾਕੀਸਰਨਿ
ਪਰਹੁ॥ਮਨੁਤਨੁਅਪਨਾਆਗੈਧਰਹੁ॥੧॥ਅੰਮ੍ਰਿਤਨਾਮੁਪੀਵਹੁਮੇਰੇਭਾਈ॥ਸਿਮਰਿ
ਸਿਮਰਿਸਭਤਪਤਿਬੁਝਾਈ॥੧॥ਰਹਾਉ॥ਤਜਿਅਭਿਮਾਨੁਜਨਮਮਰਣੁਨਿਵਾਰਹੁ॥
ਹਰਿਕੇਦਾਸਕੇਚਰਣਨਮਸਕਾਰਹੁ॥੨॥ਸਾਸਿਸਾਸਿਪ੍ਰਭੁਮਨਹਿਸਮਾਲੇ॥ਸੋਧਨੁਸੰ
ਚਹੁਜੋਚਾਲੈਨਾਲੇ॥੩॥ਤਿਸਹਿਪਰਾਪਤਿਜਿਸੁਮਸਤਕਿਭਾਗੁ॥ਕਹੁਨਾਨਕਤਾਕੀਚ
ਰਣੀਲਾਗੁ॥੪॥੫੭॥ਗਉੜੀਮਹਲਾ ੫ ॥ਸੂਕੇਹਰੇਕੀਏਖਿਨਮਾਹੇ॥ਅੰਮ੍ਰਿਤ
ਦ੍ਰਿਸਟਿਸੰਚਿਜੀਵਾਏ॥੧॥ਕਾਟੇਕਸਟਪੂਰੇਗੁਰਦੇਵ॥ਸੇਵਕਕਉਦੀਨੀਅਪੁਨੀਸੇ
ਵਾ॥੧॥ਰਹਾਉ॥ਮਿਟਿਗਈਚਿੰਤਪੁਨੀਮਨਆਸਾ॥ਕਰੀਦਇਆਸਤਿਗੁਰਿਗੁਣਤਾ
ਸਾ॥੨॥ਦੁਖਨਾਠੇਸੁਖਆਇਸਮਾਏ॥ਢੀਲਨਪਰੀਜਾਗੁਰਿਫੁਰਮਾਏ॥੩॥ਇਛਪੁਜੀ
ਪੂਰੇਗੁਰਮਿਲੇ॥ਨਾਨਕਤੇਜਨਸੁਫਲਫਲੇ॥੪॥੫੮॥ਗਉੜੀਮਹਲਾ ੫ ॥
ਤਾਪਗਇਆਪਾਈਪ੍ਰਭਿਸਾਂਤਿ॥ਸੀਤਲਭਏਕੀਨੀਪ੍ਰਭਦਾਤਿ॥੧॥ਪ੍ਰਭਕਿਰਪਾਤੇਭਏਸੁਹੇ
ਲੇ॥ਜਨਮਜਨਮਕੇਬਿਛੁਰੇਮੇਲੇ॥੧॥ਰਹਾਉ॥ਸਿਮਰਤਸਿਮਰਤਪ੍ਰਭਕਾਨਾਉ॥ਸਗਲ
ਰੋਗਕਾਬਿਨਸਿਆਥਾਉ॥੨॥ਸਹਜਿਸੁਭਾਇਬੋਲੈਹਰਿਬਾਣੀ॥ਆਠਪਹਰਪ੍ਰਭਸਿ
ਮਰਹੁਪ੍ਰਾਣੀ॥੩॥ਦੂਖੁਦਰਦੁਜਮੁਨੇੜਿਨਆਵੈ॥ਕਹੁਨਾਨਕਜੋਹਰਿਗੁਨਗਾਵੈ॥੪॥
੫੯॥ਗਉੜੀਮਹਲਾ ੫ ॥ਭਲੇਦਿਨਸਭਲੇਸੰਜੋਗ॥ਜਿਤੁਭੇਟੇਪਾਰਬ੍ਰਹਮ
ਨਿਰਜੋਗ॥੧॥ਓਹਬੇਲਾਕਉਹਉਬਲਿਜਾਉ॥ਜਿਤੁਮੇਰਾਮਨੁਜਪੈਹਰਿਨਾਉ॥੧॥

ਰਹਾਉ॥ਸਫਲਮੂਰਤੁਸਫਲਓਹਘਰੀ॥ਜਿਤੁਰਸਨਾਉਚਰੈਹਰਿਹਰੀ॥੨॥ਸਫਲੁਓਹੁ ੭੯
ਮਾਥਾਸੰਤਨਮਸਕਾਰਸਿ॥ਚਰਣਪੁਨੀਤਚਲਹਿਹਰਿਮਾਰਗਿ॥੩॥ਕਹੁਨਾਨਕਭਲਾਮੇ
ਰਾਕਰਮ॥ਜਿਤੁਭੇਟੇਸਾਧੂਕੇਚਰਨ॥੪॥੬੦॥ਗਉੜੀਮਹਲਾ ੫ ॥ਗੁਰਕਾਸ
ਬਦੁਰਾਖੁਮਨਮਾਹਿ॥ਨਾਮੁਸਿਮਰਿਚਿੰਤਾਸਭਜਾਹਿ॥੧॥ਬਿਨੁਭਗਵੰਤਨਾਹੀਅਨਕੋਇ
॥ਮਾਰੈਰਾਖੈਏਕੋਸੋਇ॥੧॥ਰਹਾਉ॥ਗੁਰਕੇਚਰਣਰਿਦੈਉਰਧਾਰਿ॥ਅਗਨਿਸਾਗਰੁਜ
ਪਿਉਤਰਹਿਪਾਰਿ॥੨॥ਗੁਰਮੂਰਤਿਸਿਉਲਾਇਧਿਆਨੁ॥ਈਹਾਊਹਾਪਾਵਹਿਮਾਨੁ॥੩॥
ਸਗਲਤਿਆਗਿਗੁਰਸਰਣੀਆਇਆ॥ਮਿਟੇਅੰਦੇਸੇਨਾਨਕਸੁਖੁਪਾਇਆ॥੪॥੬੧॥
॥ਗਉੜੀਮਹਲਾ ੫ ॥ਜਿਸੁਸਿਮਰਤਦੂਖੁਸਭੁਜਾਇ॥ਨਾਮੁਰਤਨੁਵਸੈਮ
ਨਿਆਇ॥੧॥ਜਪਿਮਨਮੇਰੇਗੋਵਿੰਦਕੀਬਾਣੀ॥ਸਾਧੂਜਨਰਾਮੁਰਸਨਵਖਾਣੀ॥੧॥
ਰਹਾਉ॥ਇਕਸੁਬਿਨੁਨਾਹੀਦੂਜਾਕੋਇ॥ਜਾਕੀਦ੍ਰਿਸਟਿਸਦਾਸੁਖੁਹੋਇ॥੨॥ਸਾਜ
ਨੁਮੀਤੁਸਖਾਕਰਿਏਕੁ॥ਹਰਿਹਰਿਅਖਰਮਨਮਹਿਲੇਖੁ॥੩॥ਰਵਿਰਹਿਆਸਰਬਤ
ਸੁਆਮੀ॥ਗੁਣਗਾਵੈਨਾਨਕੁਅੰਤਰਜਾਮੀ॥੪॥੬੨॥ਗਉੜੀਮਹਲਾ ੫ ॥
ਭੈਮਹਿਰਚਿਓਸਭੁਸੰਸਾਰਾ॥ਤਿਸੁਭਉਨਾਹੀਜਿਸੁਨਾਮੁਅਧਾਰਾ॥੧॥ਭਉਨ ਵਿਆ
ਪੈਤੇਰੀਸਰਣਾ॥ਜੋਤੁਧੁਭਾਵੈਸੋਈਕਰਣਾ॥੧॥ਰਹਾਉ॥ਸੋਗਹਰਖਮਹਿਆਵਣਜਾ
ਣਾ॥ਤਿਨਿਸੁਖੁਪਾਇਆਜੋਪ੍ਰਭਭਾਣਾ॥੨॥ਅਗਨਿਸਾਗਰੁਮਹਾਵਿਆਪੈਮਾਇਆ
॥ਸੇਸੀਤਲਜਿਨਿਸਤਿਗੁਰੁਪਾਇਆ॥੩॥ਰਾਖਿਲੇਇਪ੍ਰਭੁਰਾਖਨਹਾਰਾ॥ਕਹੁਨਾਨ
ਕਕਿਆਜੰਤਵਿਚਾਰਾ॥੪॥੬੩॥ਗਉੜੀਮਹਲਾ ੫ ॥ਤੁਮਰੀਕ੍ਰਿਪਾਤੇ
ਜਪੀਐਨਾਉ॥ਤੁਮਰੀਕ੍ਰਿਪਾਤੇਦਰਗਹਥਾਉ॥੧॥ਤੁਝਬਿਨੁਪਾਰਬ੍ਰਹਮਨਹੀਕੋਇ
॥ਤੁਮਰੀਕ੍ਰਿਪਾਤੇਸਦਾਸੁਖੁਹੋਇ॥੧॥ਰਹਾਉ॥ਤੁਮਮਨਿਵਸੇਤਉਦੂਖੁਨਲਾਗੈ॥ਤੁਮ
ਰੀਕ੍ਰਿਪਾਤੇਭ੍ਰਮੁਭਉਭਾਗੈ॥੨॥ਪਾਰਬ੍ਰਹਮਅਪਰੰਪਰਸੁਆਮੀ॥ਸਗਲਘਟਾਕੇਅੰ
ਤਰਜਾਮੀ॥੩॥ਕਰਉਅਰਦਾਸਿਅਪਨੇਸਤਿਗੁਰਪਾਸਿ॥ਨਾਨਕਨਾਮੁਮਿਲੈਸਚੁਰਾਸਿ
॥੪॥੬੪॥ਗਉੜੀਮਹਲਾ ੫ ॥ਕਣਬਿਨਾਜੈਸੇਥੋਥਰਤੁਖਾ॥ਨਾਮਬਿ
ਹੂਨਸੂਨੇਸੇਮੁਖਾ॥੧॥ਹਰਿਹਰਿਨਾਮੁਜਪਹੁਨਿਤਪ੍ਰਾਣੀ॥ਨਾਮਬਿਹੂਨਧ੍ਰਿਗੁਦੇਹਬਿ

ਗਈਆ॥੧॥ਰਹਾਉ॥ਨਾਮਬਿਨਾਨਾਹੀਸੁਖਥਾਉ॥ਭਰਤਾਬਿਹੂਨਕਹਾਸੋਹਾਗੁ॥੨॥ਨਾਮੁਬਿਸਾਰਿ
ਲਗੈਅਨਸੁਆਇ॥ਤਾਕੀਆਸਨਪੂਜੈਕਾਇ॥੩॥ਕਰਿਕ੍ਰਿਪਾਪ੍ਰਭਅਪਨੀਦਾਤਿ॥ਨਾਨਕਨਾ
ਮੁਜਪੈਦਿਨਰਾਤਿ॥੪॥੬੫॥ਗਉੜੀਮਹਲਾ੫ ॥ਤੂੰਸਮਰਥੁਤੂੰਹੈਮੇਰਾਸੁਆਮੀ॥
ਸਭੁਕਿਛੁਤੁਮਤੇਤੂੰਅੰਤਰਜਾਮੀ॥੧॥ਪਾਰਬ੍ਰਹਮਪੂਰਨਜਨਓਟ॥ਤੇਰੀਸਰਣਿਉਧਰਹਿ
ਜਨਕੋਟਿ॥੧॥ਰਹਾਉ॥ਜੇਤੇਜੀਅਤੇਤੇਸਭਿਤੇਰੇ॥ਤੁਮਰੀਕ੍ਰਿਪਾਤੇਸੂਖਘਨੇਰੇ॥੨॥ਜੋ
ਕਿਛੁਵਰਤੈਸਭਤੇਰਾਭਾਣਾ॥ਹੁਕਮੁਬੂਝੈਸੋਸਚਿਸਮਾਣਾ॥੩॥ਕਰਿਕਿਰਪਾਦੀਜੈਪ੍ਰਭਦਾ
ਨੁ॥ਨਾਨਕਸਿਮਰੈਨਾਮੁਨਿਧਾਨੁ॥੪॥੬੬॥ਗਉੜੀਮਹਲਾ੫ ॥ਤਾਕਾਦਰਸੁਪਾ
ਈਐਵਡਭਾਗੀ॥ਜਾਕੀਰਾਮਨਾਮਿਲਿਵਲਾਗੀ॥੧॥ਜਾਕੈਹਰਿਵਸਿਆਮਨਮਾਹੀ॥ਤਾਕ
ਉਦੁਖੁਸੁਪਨੈਭੀਨਾਹੀ॥੧॥ਰਹਾਉ॥ਸਰਬਨਿਧਾਨਰਾਖੇਜਨਮਾਹਿ॥ਤਾਕੈਸੰਗਿਕਿਲਵਿ
ਖਦੁਖਜਾਹਿ॥੨॥ਜਨਕੀਮਹਿਮਾਕਥੀਨਜਾਇ॥ਪਾਰਬ੍ਰਹਮੁਜਨੁਰਹਿਆਸਮਾਇ॥੩॥ਕ
ਰਿਕਿਰਪਾਪ੍ਰਭਬਿਨਉਸੁਨੀਜੈ॥ਦਾਸਕੀਧੂਰਿਨਾਨਕਕਉਦੀਜੈ॥੪॥੬੭॥ਗਉੜੀਮਹ
ਲਾ੫ ॥ਹਰਿਸਿਮਰਤਤੇਰੀਜਾਇਬਲਾਇ॥ਸਰਬਕਲਿਆਣਵਸੈਮਨਿਆਇ॥
੧॥ਭਜੁ ਮਨਮੇਰੇਏਕੋਨਾਮ॥ਜੀਅਤੇਰੇਕੈਆਵੈਕਾਮ॥੧॥ਰਹਾਉ॥ਰੈਣਿਦਿਨਸੁਗੁਣ
ਗਾਉਅਨੰਤਾ॥ਗੁਰਪੂਰੇਕਾਨਿਰਮਲਮੰਤਾ॥੨॥ਛੋਡਿਉਪਾਵਏਕਟੇਕਰਾਖੁ॥ਮਹਾਪਦਾਰਥੁ
ਅੰਮ੍ਰਿਤਰਸੁਚਾਖੁ॥੩॥ਬਿਖਮਸਾਗਰੁਤੇਈਜਨਤਰੇ॥ਨਾਨਕਜਾਕਉਨਦਰਿਕਰੇ॥੪॥੬
੮॥ਗਉੜੀਮਹਲਾ੫ ॥ਹਿਰਦੈਚਰਨਕਮਲਪ੍ਰਭਧਾਰੇ॥ਪੂਰੇਸਤਿਗੁਰਿਮਿਲਿਨਿ
ਸਤਾਰੇ॥੧॥ਗੋਵਿੰਦਗੁਣਗਾਵਹੁਮੇਰੇਭਾਈ॥ਮਿਲਿਸਾਧੂਹਰਿਨਾਮੁਧਿਆਈ॥੧॥ਰਹਾ
ਉ॥ਦੁਲਭਦੇਹਹੋਈਪਰਵਾਨੁ॥ਸਤਿਗੁਰਤੇਪਾਇਆਨਾਮਨੀਸਾਨੁ॥੨॥ਹਰਿਸਿਮਰਤ
ਪੂਰਨਪਦੁਪਾਇਆ॥ਸਾਧਸੰਗਿਭੈਭਰਮਮਿਟਾਇਆ॥੩॥ਜਤਕਤਦੇਖਉਤਤਰਹਿਆ
ਸਮਾਇ॥ਨਾਨਕਦਾਸਹਰਿਕੀਸਰਣਾਇ॥੪॥੬੯॥ਗਉੜੀਮਹਲਾ੫ ॥ਗੁਰਜੀ
ਕੇਦਰਸਨਕਉਬਲਿਜਾਉ॥ਜਪਿਜਪਿਜੀਵਾਸਤਿਗੁਰਨਾਉ॥੧॥ਪਾਰਬ੍ਰਹਮਪੂਰਨਗੁ
ਰਦੇਵ॥ਕਰਿਕਿਰਪਾਲਾਗਉਤੇਰੀਸੇਵ॥੧॥ਰਹਾਉ॥ਚਰਨਕਮਲਹਿਰਦੈਉਰਧਾਰੀ॥
ਮਨਤਨਧਨਗੁਰਪ੍ਰਾਨਅਧਾਰੀ॥੨॥ਸਫਲਜਨਮੁਹੋਵੈਪਰਵਾਣੁ॥ਗੁਰੁਪਾਰਬ੍ਰਹਮੁਨਿ

ਟਿਕਰਿਜਾਣੁ॥੩॥ਸੰਤਧੂਰਿਪਾਈਐਵਡਭਾਗੀ॥ਨਾਨਕਗੁਰਭੇਟਤਹਰਿਸਿਉਲਿਵ
ਲਾਗੀ॥੪॥੭੦॥ਗਉੜੀਮਹਲਾ੫ ॥ਕਰੈਦੁਹਕਰਮਦਿਖਾਵੈਹੋਰੁ॥ਰਾਮਕੀ
ਦਰਗਹਬਾਧਾਚੋਰੁ॥੧॥ਰਾਮੁਰਮੈਸੋਈਰਾਮਾਣਾ॥ਜਲਿਥਲਿਮਹੀਅਲਿਏਕੁਸਮਾਣਾ
॥੧॥ਰਹਾਉ॥ਅੰਤਰਿਬਿਖੁਮੁਖਿਅੰਮ੍ਰਿਤੁਸੁਣਾਵੈ॥ਜਮਪੁਰਿਬਾਧਾਚੋਟਾਖਾਵੈ॥੨॥ਅ
ਨਿਕਪੜਦੇਮਹਿਕਮਾਵੈਵਿਕਾਰ॥ਖਿਨਮਹਿਪ੍ਰਗਟਹੋਹਿਸੰਸਾਰ॥੩॥ਅੰਤਰਿਸਾਚਿਨਾ
ਮਿਰਸਿਰਾਤਾ॥ਨਾਨਕਤਿਸੁਕਿਰਪਾਲੁਬਿਧਾਤਾ॥੪॥੭੧॥ਗਉੜੀਮਹਲਾ੫ ॥
ਰਾਮਰੰਗੁਕਦੇਉਤਰਿਨਜਾਇ॥ਗੁਰੁਪੂਰਾਜਿਸੁਦੇਇਬੁਝਾਇ॥੧॥ਹਰਿਰੰਗਿਰਾਤਾਸੋਮ
ਨੁਸਾਚਾ॥ਲਾਲਰੰਗਪੂਰਨਪੁਰਖੁਬਿਧਾਤਾ॥੧॥ਰਹਾਉ॥ਸੰਤਹਸੰਗਿਬੈਸਿਗੁਨਗਾਇ
॥ਤਾਕਾਰੰਗੁਨਉਤਰੈਜਾਇ॥੨॥ਬਿਨੁਹਰਿਸਿਮਰਨਸੁਖੁਨਹੀਪਾਇਆ॥ਆਨਰੰਗਫਿ
ਕੇਸਭਮਾਇਆ॥੩॥ਗੁਰਿਰੰਗੇਸੇਭਏਨਿਹਾਲ॥ਕਹੁਨਾਨਕਗੁਰਭਏਹੈਦਇਆਲ॥
੪॥੭੨॥ਗਉੜੀਮਹਲਾ੫ ॥ਸਿਮਰਤਸੁਆਮੀਕਿਲਵਿਖਨਾਸੇ॥ਸੂਖਸ
ਹਜਆਨੰਦਨਿਵਾਸੇ॥੧॥ਰਾਮਜਨਾਕਉਰਾਮਭਰੋਸਾ॥ਨਾਮੁਜਪਤਸਭੁਮਿਟਿਓਅੰਦੇਸਾ॥
੧॥ਰਹਾਉ॥ਸਾਧਸੰਗਿਕਛੁਭਉਨਭਰਾਤੀ॥ਗੁਣਗੋਪਾਲਗਾਈਅਹਿਦਿਨੁਰਾਤੀ॥੨॥
ਕਰਿਕਿਰਪਾਪ੍ਰਭਬੰਧਨਛੋਟ॥ਚਰਣਕਮਲਕੀਦੀਨੀਓਟ॥੩॥ਕਹੁਨਾਨਕਮਨਿਭਈ
ਪਰਤੀਤਿ॥ਨਿਰਮਲਜਸੁਪੀਵਹਿਜਨਨੀਤਿ॥੪॥੭੩॥ਗਉੜੀਮਹਲਾ੫ ॥
ਹਰਿਚਰਣੀਜਾਕਾਮਨੁਲਾਗਾ॥ਦੂਖੁਦਰਦੁਭ੍ਰਮੁਤਾਕਾਭਾਗਾ॥੧॥ਹਰਿਧਨਕੋਵਾਪਾਰੀ
ਪੂਰਾ॥ਜਿਸਹਿਨਿਵਾਜੇਸੋਜਨੁਸੂਰਾ॥੧॥ਰਹਾਉ॥ਜਾਕਉਭਏਕ੍ਰਿਪਾਲਗੁਸਾਈ॥ਸੇ
ਜਨਲਾਗੇਗੁਰਕੀਪਾਈ॥੨॥ਸੂਖਸਹਜਸਾਂਤਿਆਨੰਦਾ॥ਜਪਿਜਪਿਜੀਵੇਪਰਮਾਨੰਦ
॥੩॥ਨਾਮਰਾਸਿਸਾਧਸੰਗਿਖਾਟੀ॥ਕਹੁਨਾਨਕਪ੍ਰਭਿਅਪਦਾਕਾਟੀ॥੪॥੭੪॥ਗਉੜੀ
ਮਹਲਾ੫ ॥ਹਰਿਸਿਮਰਤਸਭਿਮਿਟਹਿਕਲੇਸ॥ਚਰਣਕਮਲਮਨਮਹਿ
ਪਰਵੇਸ॥੧॥ਉਚਰਹੁਰਾਮਨਾਮੁਲਖਬਾਰੀ॥ਅੰਮ੍ਰਿਤਰਸੁਪੀਵਹੁਪ੍ਰਭਪਿਆਰੀ॥੧॥ਰ
ਹਾਉ॥ਸੂਖਸਹਜਰਸਮਹਾਅਨੰਦਾ॥ਜਪਿਜਪਿਜੀਵੇਪਰਮਾਨੰਦਾ॥੨॥ਕਾਮਕ੍ਰੋਧਲੋਭ
ਮਦਖੋਏ॥ਸਾਧਕੈਸੰਗਿਕਿਲਬਿਖਸਭਧੋਏ॥੩॥ਕਰਿਕਿਰਪਾਪ੍ਰਭਦੀਨਦਇਆਲਾ॥

ਨਾਨਕਦੀਜੈਸਾਧਰਵਾਲਾ॥੪॥੭੫॥ਗਉੜੀਮਹਲਾ ੫ ॥ਜਿਸਕਾਦੀਆ
ਪੈਨੈਖਾਇ॥ਤਿਸੁਸਿਉਆਲਸੁਕਿਉਬਨੈਮਾਇ॥੧॥ਖਸਮੁਬਿਸਾਰਿਆਨਕੰਮਿਲਾਗ
ਹਿ॥ਕਉਡੀਬਦਲੈਰਤਨੁਤਿਆਗਹਿ॥੧॥ਰਹਾਉ॥ਪ੍ਰਭੂਤਿਆਗਿਲਾਗਤਅਨਲੋਭਾ॥
ਦਾਸਿਸਲਾਮੁਕਰਤਕਤਸੋਭਾ॥੨॥ਅੰਮ੍ਰਿਤਰਸੁਖਾਵਹਿਖਾਨਪਾਨ॥ਜਿਨਿਦੀਏਤਿਸਹਿ
ਨਜਾਨਹਿਸੁਆਨ॥੩॥ਕਹੁਨਾਨਕਹਮਲੂਣਹਰਾਮੀ॥ਬਖਸਿਲੇਹੁਪ੍ਰਭਅੰਤਰਜਾਮੀ॥
੪॥੭੬॥ਗਉੜੀਮਹਲਾ ੫ ॥ਪ੍ਰਭਕੇਚਰਨਮਨਮਾਹਿਧਿਆਨੁ॥ਸਗਲਤੀਰ
ਥਮਜਨਇਸਨਾਨੁ॥੧॥ਹਰਿਦਿਨੁਹਰਿਸਿਮਰਨੁਮੇਰੇਭਾਈ॥ਕੋਟਿਜਨਮਕੀਮਲੁਲਹਿਜ
ਈ॥੧॥ਰਹਾਉ॥ਹਰਿਕੀਕਥਾਰਿਦਮਾਹਿਬਸਾਈ॥ਮਨਬਾਂਛਤਸਗਲੇਫਲਪਾਈ॥
੨॥ਜੀਵਨਮਰਣੁਜਨਮੁਪਰਵਾਨੁ॥ਜਾਕੈਰਿਦੈਵਸੈਭਗਵਾਨੁ॥੩॥ਕਹੁਨਾਨਕਸੇਈਜ
ਨਪੂਰੇ॥ਜਿਨਾਪਰਾਪਤਿਸਾਧੂਧੂਰੇ॥੪॥੭੭॥ਗਉੜੀਮਹਲਾ ੫ ॥ਖਾਦਾਪੈਨ
ਦਾਮੁਕਰਿਪਾਇ॥ਤਿਸਨੋਜੋਹਹਿਦੂਤਧਰਮਰਾਇ॥੧॥ਤਿਸੁਸਿਉਬੇਮੁਖੁਜਿਨਿਜੀਉ
ਪਿੰਡੁਦੀਨਾ॥ਕੋਟਿਜਨਮਭਰਮਹਿਬਹੁਜੂਨਾ॥੧॥ਰਹਾਉ॥ਸਾਕਤਕੀਐਸੀਹੈਰੀਤਿ॥ਜੋ
ਕਿਛੁਕਰੈਸਗਲਬਿਪਰੀਤਿ॥੨॥ਜੀਉਪ੍ਰਾਣਜਿਨਿਮਨੁਤਨੁਧਾਰਿਆ॥ਸੋਈਠਾਕੁਰੁਮ
ਨਹੁਬਿਸਾਰਿਆ॥੩॥ਬਧੇਬਿਕਾਰਲਿਖੇਬਹੁਕਾਗਰ॥ਨਾਨਕਉਧਰੁਕ੍ਰਿਪਾਸੁਖਸਾਗ
ਰ॥੪॥ਪਾਰਬ੍ਰਹਮਤੇਰੀਸਰਣਾਇ॥ਬੰਧਨਕਾਟਿਤਰੈਹਰਿਨਾਇ॥੧॥ਰਹਾਉਦੂਜਾ॥
੭੮॥ਗਉੜੀਮਹਲਾ ੫ ॥ਅਪਨੇਲੋਭਕਉਕੀਨੋਮੀਤੁ॥ਸਗਲਮਨੋਰਥਮੁਕ
ਤਿਪਦੁਦੀਤੁ॥੧॥ਐਸਾਮੀਤੁਕਰਹੁਸਭੁਕੋਇ॥ਜਾਤੇਬਿਰਥਾਕੋਇਨਹੋਇ॥੧॥ਰਹਾਉ
॥ਅਪੁਨੈਸੁਆਇਰਿਦੈਲੈਧਾਰਿਆ॥ਦੂਖਦਰਦਰੋਗਸਗਲਬਿਦਾਰਿਆ॥੨॥ਰਸ
ਨਾਗੀਧੀਬੋਲਤਰਾਮਾ॥ਪੂਰਨਹੋਏਸਗਲੇਕਾਮਾ॥੩॥ਅਨਿਕਬਾਰਨਾਨਕਬਲਿਹਾਰਾ॥
ਸਫਲਦਰਸਨੁਗੋਬਿੰਦੁਹਮਾਰਾ॥੪॥੭੯॥ਗਉੜੀਮਹਲਾ ੫ ॥ਕੋਟਿਬਿ
ਘਨਹਿਰੇਖਿਨਮਾਹਿ॥ਹਰਿਹਰਿਕਥਾਸਾਧਸੰਗਿਸੁਨਾਹਿ॥੧॥ਪੀਵਤਰਾਮਰਸੁਅੰਮ੍ਰਿਤਗੁ
ਣਜਾਸੁ॥ਜਪਿਹਰਿਚਰਣਮਿਟੀਖੁਧਿਤਾਸੁ॥੧॥ਰਹਾਉ॥ਸਰਬਕਲਿਆਣਸੁਖਸਹਜ
ਨਿਧਾਨ॥ਜਾਕੈਰਿਦੈਵਸਹਿਭਗਵਾਨ॥੨॥ਅਉਖਧਮੰਤ੍ਰਤੰਤਸਭਿਛਾਰੁ॥ਕਰਣੈਹਾ

ਰਿਦੈਮਹਿਧਾਰੁ॥੩॥ਤਜਿਸਭਿਭਰਮਭਜਿਓਪਾਰਬ੍ਰਹਮੁ॥ਕਹੁਨਾਨਕਅਟਲਇਹੁਧਰ
ਮੁ॥੪॥੮੦॥ਗਉੜੀਮਹਲਾ ੫ ॥ਕਰਿਕਿਰਪਾਭੇਟੇਗੁਰਸੋਈ॥ਤਿਤੁਬਲਿਰੋਗੁ
ਨਬਿਆਪੈਕੋਈ॥੧॥ਰਾਮਰਮਣਤਰਣਭੈਸਾਗਰ॥ਸਰਣਸੂਰਫਾਰੇਜਮਕਾਗਰ॥੧॥ਰ
ਹਾਉ॥ਸਤਿਗੁਰਿਮੰਤ੍ਰੁਦੀਓਹਰਿਨਾਮ॥ਇਹਆਸਰਪੂਰਨਭਏਕਾਮ॥੨॥ਜਪਤਪਸੰਜ
ਮਪੂਰੀਵਡਿਆਈ॥ਗੁਰਕਿਰਪਾਲਹਰਿਭਏਸਹਾਈ॥੩॥ਮਾਨਮੋਹਖੋਏਗੁਰਿਭਰਮਾ॥
ਪੇਖੁਨਾਨਕਪਸਰੇਪਾਰਬ੍ਰਹਮਾ॥੪॥੮੧॥ਗਉੜੀਮਹਲਾ ੫ ॥ਬਿਖੈਰਾਜਤੇਅੰ
ਧੁਲਾਭਾਰੀ॥ਦੁਖਿਲਾਗੈਰਾਮਨਾਮੁਚਿਤਾਰੀ॥੧॥ਤੇਰੇਦਾਸਕਉਤੁਹੀਵਡਿਆਈ॥ਮਾ
ਇਆਮਗਨੁਨਰਕਿਲੈਜਾਈ॥੧॥ਰਹਾਉ॥ਰੋਗਗਿਰਸਤਚਿਤਾਰੈਨਾਉ॥ਬਿਖੁਮਾਤੇਕ
ਉਠਉਰਨਠਾਉ॥੨॥ਚਰਨਕਮਲਸਿਉਲਾਗੀਪ੍ਰੀਤਿ॥ਆਨਸੁਖਾਨਹੀਆਵਹਿਚੀਤਿ॥੩
॥ਸਦਾਸਦਾਸਿਮਰਉਪ੍ਰਭਸੁਆਮੀ॥ਮਿਲੁਨਾਨਕਹਰਿਅੰਤਰਜਾਮੀ॥੪॥੮੨॥ਗਉੜੀ
ਮਹਲਾ ੫ ॥ਆਠਪਹਰਸੰਗੀਬਟਵਾਰੇ॥ਕਰਿਕਿਰਪਾਪ੍ਰਭਿਲਏਨਿਵਾਰੇ॥੧॥
ਐਸਾਹਰਿਰਸੁਰਮਹੁਸਭੁਕੋਇ॥ਸਰਬਕਲਾਪੂਰਨਪ੍ਰਭੁਸੋਇ॥੧॥ਰਹਾਉ॥ਮਹਾਤਪਤਿ
ਸਾਗਰਸੰਸਾਰ॥ਪ੍ਰਭਖਿਨਮਹਿਪਾਰਿਉਤਾਰਣਹਾਰ॥੨॥ਅਨਿਕਬੰਧਨਤੋਰੇਨਹੀਜਾਹਿ॥
ਸਿਮਰਤਨਾਮਮੁਕਤਿਫਲਪਾਹਿ॥੩॥ਉਕਤਿਸਿਆਨਪਇਸਤੇਕਛੁਨਾਹਿ॥ਕਰਿਕਿਰ
ਪਾਨਾਨਕਗੁਣਗਾਹਿ॥੪॥੮੩॥ਗਉੜੀਮਹਲਾ ੫ ॥ਥਾਤੀਪਾਈਹਰਿਕੋਨਾਮ
॥ਬਿਚਰੁਸੰਸਾਰਪੂਰਨਸਭਿਕਾਮ॥੧॥ਵਡਭਾਗੀਹਰਿਕੀਰਤਨੁਗਾਈਐ॥ਪਾਰਬ੍ਰਹਮਤੂੰ
ਦੇਹਿਤਪਾਈਐ॥੧॥ਰਹਾਉ॥ਹਰਿਕੇਚਰਣਹਿਰਦੈਉਰਿਧਾਰਿ॥ਭਵਸਾਗਰੁਚੜਿਉਤਰਹਿ
ਪਾਰਿ॥੨॥ਸਾਧੂਸੰਗੁਕਰਹੁਸਭੁਕੋਇ॥ਸਦਕਲਿਆਣਫਿਰਿਦੂਖੁਨਹੋਇ॥੩॥ਪ੍ਰੇਮਭ
ਗਤਿਭਜੁਗੁਣੀਨਿਧਾਨੁ॥ਨਾਨਕਦਰਗਹਪਾਈਐਮਾਨੁ॥੪॥੮੪॥ਗਉੜੀਮਹਲਾ ੫
॥ਜਲਿਥਲਿਮਹੀਅਲਿਪੂਰਨਹਰਿਮੀਤ॥ਭ੍ਰਮਬਿਨਸੇਗਾਏਗੁਣਨੀਤ॥੧॥ਊਠਤ
ਸੋਵਤਹਰਿਸੰਗਿਪਹਰੂਆ॥ਜਾਕੈਸਿਮਰਣਿਜਮਨਹੀਡਰੂਆ॥੧॥ਰਹਾਉ॥ਚਰਣਕ
ਮਲਪ੍ਰਭਰਿਦੈਨਿਵਾਸੁ॥ਸਗਲਦੂਖਕਾਹੋਇਆਨਾਸੁ॥੨॥ਆਸਾਮਾਣੁਤਾਣੁਧਨੁਏਕ
॥ਸਾਚੇਸਾਹਕੀਮਨਮਹਿਟੇਕ॥੩॥ਮਹਾਗਰੀਬਜਨਸਾਧਅਨਾਥ॥ਨਾਨਕਪ੍ਰਭਿਰਾਖੇਦੇਹਥ

॥੪॥੮੫॥ਗਉੜੀਮਹਲਾ੫ ॥ਹਰਿਹਰਿਨਾਮਿਮਜਨੁਕਰਿਸੂਚੇ॥ਕੋਟਿਗ੍ਰਹਣਪੁੰ
ਨਫਲਮੂਚੇ॥੧॥ਰਹਾਉ॥ਹਰਿਕੇਚਰਣਰਿਦੇਮਹਿਬਸੇ॥ਜਨਮਜਨਮਕੇਕਿਲਵਿਖਨ
ਸੇ॥੧॥ਸਾਧਸੰਗਿਕੀਰਤਨਫਲੁਪਾਇਆ॥ਜਮਕਾਮਾਰਗੁਦ੍ਰਿਸਟਿਨਆਇਆ॥੨॥
ਮਨਬਚਕ੍ਰਮਗੋਵਿੰਦਅਧਾਰੁ॥ਤਾਤੇਛੁਟਿਓਬਿਖੁਸੰਸਾਰੁ॥੩॥ਕਰਿਕਿਰਪਾਪ੍ਰਭਿਕੀ
ਨੋਅਪਨਾ॥ਨਾਨਕਜਾਪੁਜਪੇਹਰਿਜਪਨਾ॥੪॥੮੬॥ਗਉੜੀਮਹਲਾ੫ ॥ਪ
ਉਸਰਣਾਈਜਿਨਿਹਰਿਜਾਤੇ॥ਮਨੁਤਨੁਸੀਤਲੁਚਰਣਹਰਿਰਾਤੇ॥੧॥ਭੈਭੰਜਨਪ੍ਰਭਮਨਿ
ਨਬਸਾਹੀ॥ਡਰਪਤਡਰਪਤਜਨਮਬਹੁਤੁਜਾਹੀ॥੧॥ਰਹਾਉ॥ਜਾਕੈਰਿਦੈਬਸਿਓਹਰਿਨਾ
ਮਾ॥ਸਗਲਮਨੋਰਥਤਾਕੇਪੂਰਨਕਾਮਾ॥੨॥ਜਨਮੁਜਰਾਮਿਰਤੁਜਿਸੁਵਾਸਿ॥ਸੋਸਮਰਥੁਸਿ
ਮਰਿਸਾਸਿਗਿਰਾਸਿ॥੩॥ਮੀਤੁਸਾਜਨੁਸਖਾਪ੍ਰਭੁਏਕ॥ਨਾਮੁਸੁਆਮੀਕਾਨਾਨਕਟੇਕ॥
੪॥੮੭॥ਗਉੜੀਮਹਲਾ੫ ॥ਬਾਹਰਿਰਾਖਿਓਰਿਦੈਸਮਾਲਿ॥ਘਰਿਆਏ
ਗੋਵਿੰਦੁਲੈਨਾਲਿ॥੧॥ਹਰਿਹਰਿਨਾਮੁਸੰਤਨਕੈਸੰਗਿ॥ਮਨੁਤਨੁਰਾਤਾਰਾਮਕੈਰੰਗਿ॥੧॥
ਰਹਾਉ॥ਗੁਰਪਰਸਾਦੀਸਾਗਰੁਤਰਿਆ॥ਜਨਮਜਨਮਕੇਕਿਲਵਿਖਸਭਿਹਿਰਿਆ॥
੨॥ਸੋਭਾਸੁਰਤਿਨਾਮਿਭਗਵੰਤੁ॥ਪੂਰੇਗੁਰਕਾਨਿਰਮਲਮੰਤੁ॥੩॥ਚਰਣਕਮਲਹਿਰਦੇ
ਮਹਿਜਾਪੁ॥ਨਾਨਕੁਪੇਖਿਜੀਵੈਪਰਤਾਪੁ॥੪॥੮੮॥ਗਉੜੀਮਹਲਾ੫ ॥ਧੰਨੁ
ਇਹੁਥਾਨੁਗੋਵਿੰਦਗੁਣਗਾਏ॥ਕੁਸਲਖੇਮਪ੍ਰਭਿਆਪਿਬਸਾਏ॥੧॥ਰਹਾਉ॥ਬਿਪ
ਤਿਤਹਾਜਹਾਹਰਿਸਿਮਰਨੁਨਾਹੀ॥ਕੋਟਿਅਨੰਦਜਹਹਰਿਗੁਨਗਾਹੀ॥੧॥ਹਰਿਬਿਸਰਿ
ਐਦੁਖਰੋਗਘਨੇਰੇ॥ਪ੍ਰਭਸੇਵਾਜਮੁਲਗੈਨਨੇਰੇ॥੨॥ਸੋਵਡਭਾਗੀਨਿਹਚਲਥਾਨੁ॥ਜ
ਹਜਪੀਐਪ੍ਰਭਕੇਵਲਨਾਮੁ॥੩॥ਜਹਜਾਈਐਤਹਨਾਲਿਮੇਰਾਸੁਆਮੀ॥ਨਾਨਕਕਉ
ਮਿਲਿਆਅੰਤਰਜਾਮੀ॥੪॥੮੯॥ਗਉੜੀਮਹਲਾ੫ ॥ਜੋਪ੍ਰਾਣੀਗੋਵਿੰਦੁਧਿ
ਆਵੈ॥ਪੜਿਆਅਣਪੜਿਆਪਰਮਗਤਿਪਾਵੈ॥੧॥ਸਾਧੂਸੰਗਿਸਿਮਰਿਗੋਪਾਲ॥ਬਿ
ਨੁਨਾਵੈਝੂਠਾਧਨੁਮਾਲੁ॥੧॥ਰਹਾਉ॥ਰੂਪਵੰਤੁਸੋਚਤੁਰੁਸਿਆਣਾ॥ਜਿਨਿਜਨਿਮਾਨਿ
ਆਪ੍ਰਭਕਾਭਾਣਾ॥੨॥ਜਗਮਹਿਆਇਆਸੋਪਰਵਾਣੁ॥ਘਟਿਘਟਿਅਪਣਾਸੁਆ
ਮੀਜਾਣੁ॥੩॥ਕਹੁਨਾਨਕਜਾਕੇਪੂਰਨਭਾਗ॥ਹਰਿਚਰਣੀਤਾਕਾਮਨੁਲਾਗ॥੪॥੯੦॥

ਗਉੜੀਮਹਲਾ੫ ॥ਹਰਿਕੇਦਾਸਸਿਉਸਾਕਤਨਹੀਸੰਗੁ॥ਓਹੁਬਿਖਈਓਸੁ
ਰਾਮਕੋਰੰਗੁ॥੧॥ਰਹਾਉ॥ਮਨੁਅਸਵਾਰਜੈਸੇਤੁਰੀਸੀਗਾਰੀ॥ਜਿਉਕਾਪੁਰਖੁਪੁਚਾਰੈਨਾ
ਰੀ॥੧॥ਬੈਲਕਉਨੇਤ੍ਰਾਪਾਇਦੁਹਾਵੈ॥ਗਊਚਰਿਸਿੰਘਪਾਛੈਪਾਵੈ॥੨॥ਗਾਡਰਲੇ
ਕਾਮਧੇਨੁਕਰਿਪੂਜੀ॥ਸਉਦੇਕਉਧਾਵੈਬਿਨੁਪੂੰਜੀ॥੩॥ਨਾਨਕਰਾਮਨਾਮੁਜਪਿਚੀਤ
॥ਸਿਮਰਿਸੁਆਮੀਹਰਿਸਾਮੀਤ॥੪॥੯੧॥ਗਉੜੀਮਹਲਾ੫ ॥ਸਾਮਤਿਨਿ
ਰਮਲਕਹੀਅਤਧੀਰ॥ਰਾਮਰਸਾਇਣੁਪੀਵਤਬੀਰ॥੧॥ਹਰਿਕੇਚਰਣਹਿਰਦੈਕਰਿਓਟ॥ਜ
ਨਮਮਰਣਤੇਹੋਵਤਛੋਟ॥੧॥ਰਹਾਉ॥ਸੋਤਨੁਨਿਰਮਲੁਜਿਤੁਉਪਜੈਨਪਾਪੁ॥ਰਾਮਰੰਗਿਨਿ
ਰਮਲਪਰਤਾਪੁ॥੨॥ਸਾਧਸੰਗਿਮਿਟਿਜਾਤਬਿਕਾਰ॥ਸਭਤੇਊਚਏਹੋਉਪਕਾਰ॥੩॥ਪ੍ਰੇ
ਮਭਗਤਿਰਾਤੇਗੋਪਾਲ॥ਨਾਨਕਜਾਚੈਸਾਧਰਵਾਲ॥੪॥੯੨॥ਗਉੜੀਮਹਲਾ੫
॥ਐਸੀਪ੍ਰੀਤਿਗੋਵਿੰਦਸਿਉਲਾਗੀ॥ਮੇਲਿਲਏਪੂਰਨਵਡਭਾਗੀ॥੧॥ਰਹਾਉ॥ਭਰਤਾ
ਪੇਖਿਬਿਗਸੈਜਿਉਨਾਰੀ॥ਤਿਉਹਰਿਜਨੁਜੀਵੈਨਾਮੁਚਿਤਾਰੀ॥੧॥ਪੂਤਪੇਖਿਜਿਉਜੀਵਤ
ਮਾਤਾ॥ਓਤਿਪੋਤਿਜਨੁਹਰਿਸਿਉਰਾਤਾ॥੨॥ਲੋਭੀਅਨਦੁਕਰੈਪੇਖਿਧਨਾ॥ਜਨਚਰਨਕ
ਮਲਸਿਉਲਾਗੋਮਨਾ॥੩॥ਬਿਸਰੁਨਹੀਇਕੁਤਿਲੁਦਾਤਾਰ॥ਨਾਨਕਕੇਪ੍ਰਭਪ੍ਰਾਨਅਧਾਰ
॥੪॥੯੩॥ਗਉੜੀਮਹਲਾ੫ ॥ਰਾਮਰਸਾਇਣਿਜੋਜਨਗੀਧੇ॥ਚਰਨਕਮ
ਲਪ੍ਰੇਮਭਗਤੀਬੀਧੇ॥੧॥ਰਹਾਉ॥ਆਨਰਸਾਦੀਸਹਿਸਭਿਛਾਰੁ॥ਨਾਮਬਿਨਾਨਿਹਫਲ
ਸੰਸਾਰ॥੧॥ਅੰਧਕੂਪਤੇਕਾਢੇਆਪਿ॥ਗੁਣਗੋਵਿੰਦਅਚਰਜਪਰਤਾਪ॥੨॥ਵਣਿ
ਤ੍ਰਿਣਿਤ੍ਰਿਭਵਣਿਪੂਰਨਗੋਪਾਲ॥ਬ੍ਰਹਮਪਸਾਰੁਜੀਅਸੰਗਿਦਇਆਲ॥੩॥ਕਹੁਨਾਨਕ
ਸਾਕਥਨੀਸਾਰੁ॥ਮਾਨਿਲੇਤੁਜਿਸੁਸਿਰਜਨਹਾਰੁ॥੪॥੯੪॥ਗਉੜੀਮਹਲਾ੫
॥ਨਿਤਪ੍ਰਤਿਨਾਵਣੁਰਾਮਸਰਿਕੀਜੈ॥ਝੋਲਿਮਹਾਰਸੁਹਰਿਅੰਮ੍ਰਿਤੁਪੀਜੈ॥੧॥ਰਹਾਉ॥
ਨਿਰਮਲਉਦਕੁਗੋਵਿੰਦਕਾਨਾਮ॥ਮਜਨੁਕਰਤਪੂਰਨਸਭਿਕਾਮ॥੧॥ਸੰਤਸੰਗਿਤਹਗੋ
ਸਟਿਹੋਇ॥ਕੋਟਿਜਨਮਕੇਕਿਲਵਿਖਖੋਇ॥੨॥ਸਿਮਰਹਿਸਾਧਕਰਹਿਆਨੰਦੁ॥ਮ
ਨਿਤਨਿਰਵਿਆਪਰਮਾਨੰਦੁ॥੩॥ਜਿਸਹਿਪਰਾਪਤਿਹਰਿਚਰਣਨਿਧਾਨ॥ਨਾਨਕਦਾਸ
ਤਿਸਹਿਕੁਰਬਾਨ॥੪॥੯੫॥ਗਉੜੀਮਹਲਾ੫ ॥ਸੋਕਿਛੁਕਰਿਜਿਤੁਮੈਲੁ

ਨਜਾਗੈ॥ਹਰਿਕੀਰਤਨਮਹਿਏਹੁਮਨੁਜਾਗੈ॥੧॥ਰਹਾਉ॥ਏਕੋਸਿਮਰਿਨਦੂਜਾਭਾਉ॥ਸੰਤਸੰ
ਗਿਜਪਿਕੇਵਲਨਾਉ॥੧॥ਕਰਮਧਰਮਨੇਮਬ੍ਰਤਪੂਜਾ॥ਪਾਰਬ੍ਰਹਮਬਿਨੁਜਾਨੁਨਦੂਜਾ॥੨॥
ਤਾਕੀਪੂਰਨਹੋਈਘਾਲ॥ਜਾਕੀਪ੍ਰੀਤਿਅਪੁਨੇਪ੍ਰਭਨਾਲਿ॥੩॥ਸੋਬੈਸਨੋਹੈਅਪਰਅਪਾਰੁ॥
ਕਹੁਨਾਨਕਜਿਨਿਤਜੇਬਿਕਾਰ॥੪॥੯੬॥ਗਉੜੀਮਹਲਾ ੫॥ਜੀਵਤਛਾ
ੜਿਜਾਹਿਦੇਵਾਨੇ॥ਮੁਇਆਉਨਤੇਕੋਵਰਸਨੇ॥੧॥ਸਿਮਰਿਗੋਵਿੰਦੁਮਨਿਤਨਿਧੁਰਿਲਿ
ਖਿਆ॥ਕਾਹੂਕਾਜਨਆਵਤਬਿਖਿਆ॥੧॥ਰਹਾਉ॥ਬਿਖੈਠਗਉਰੀਜਿਨਿਜਿਨਿਖਾਈ
॥ਤਾਕੀਤ੍ਰਿਸਨਕਬਹੂੰਨਜਾਈ॥੨॥ਦਾਰਨਦੁਖਦੁਤਰਸੰਸਾਰੁ॥ਰਾਮਨਾਮਬਿਨੁਕੈਸੇਉਤਰ
ਸਿਪਾਰਿ॥੩॥ਸਾਧਸੰਗਿਮਿਲਿਦੁਇਕੁਲਸਾਧਿ॥ਰਾਮਨਾਮਨਾਨਕਆਰਾਧਿ॥੪॥੯੭॥
ਗਉੜੀਮਹਲਾ ੫॥ਗਰੀਬਾਉਪਰਿਜਿਖਿੰਜੈਦਾੜੀ॥ਪਾਰਬ੍ਰਹਮਿਸਾਅਗ
ਨਿਮਹਿਸਾੜੀ॥੧॥ਪੂਰਾਨਿਆਉਕਰੇਕਰਤਾਰੁ॥ਅਪੁਨੇਦਾਸਕਉਰਾਖਨਹਾਰੁ॥੧॥ਰਹਾ
ਉ॥ਆਦਿਜੁਗਾਦਿਪ੍ਰਗਟਿਪਰਤਾਪੁ॥ਨਿੰਦਕੁਮੁਆਉਪਜਿਵਡਤਾਪੁ॥੨॥ਤਿਨਿਮਾ
ਰਿਆਜਿਰਖੈਨਕੋਇ॥ਆਗੈਪਾਛੈਮੰਦੀਸੋਇ॥੩॥ਅਪੁਨੇਦਾਸਰਾਖੈਕੰਠਿਲਾਇ॥ਸ
ਰਣਿਨਾਨਕਹਰਿਨਾਮੁਧਿਆਇ॥੪॥੯੮॥ਗਉੜੀਮਹਲਾ ੫॥ਮਹਜਰੁਝੂਠਾ
ਕੀਤੋਨੁਆਪਿ॥ਪਾਪੀਕਉਲਾਗਾਸੰਤਾਪੁ॥੧॥ਜਿਸਹਿਸਹਾਈਗੋਬਿਦੁਮੇਰਾ॥ਤਿਸਕ
ਉਜਮੁਨਹੀਆਵੈਨੇਰਾ॥੧॥ਰਹਾਉ॥ਸਾਚੀਦਰਗਹਬੋਲੈਕੂੜੁ॥ਸਿਰੁਹਾਥਪਛੋੜੈਅੰ
ਧਾਮੂੜੁ॥੨॥ਰੋਗਬਿਆਪੇਕਰਦੇਪਾਪ॥ਅਦਲੀਹੋਇਬੈਠਾਪ੍ਰਭੁਆਪਿ॥੩॥ਅਪਨਕ
ਮਾਇਐਆਪੇਬਾਧੇ॥ਦਰਬੁਗਇਆਸਭੁਜੀਅਕੈਸਾਥੈ॥੪॥ਨਾਨਕਸਰਣਿਪਰੇਦਰਬ
ਰਿ॥ਰਾਖੀਪੈਜਮੇਰੈਕਰਤਾਰਿ॥੫॥੯੯॥ਗਉੜੀਮਹਲਾ ੫॥ਜਨਕੀਧੂਰਿਮਨ
ਮੀਠਖਟਾਨੀ॥ਪੂਰਬਿਕਰਮਿਲਿਖਿਆਧੁਰਿਪ੍ਰਾਨੀ॥੧॥ਰਹਾਉ॥ਅਹੰਬੁਧਿਮਨਪੂਰਿ
ਥਿਧਾਈ॥ਸਾਧਧੂਰਿਕਰਿਸੁਧਮੰਜਾਈ॥੧॥ਅਨਿਕਜਲਾਜੇਧੋਵੈਦੇਹੀ॥ਮੈਲੁਨਉ
ਤਰੈਸੁਧੁਨਤੇਹੀ॥੨॥ਸਤਿਗੁਰੁਭੇਟਿਓਸਦਾਕ੍ਰਿਪਾਲ॥ਹਰਿਸਿਮਰਿਸਿਮਰਿਕਾਟਿ
ਆਭਉਕਾਲ॥੩॥ਮੁਕਤਿਭੁਗਤਿਜੁਗਤਿਹਰਿਨਾਉ॥ਪ੍ਰੇਮਭਗਤਿਨਾਨਕਗੁਣਗਾ
ਉ॥੪॥੧੦੦॥ਗਉੜੀਮਹਲਾ ੫॥ਜੀਵਨਪਦਵੀਹਰਿਕੇਦਾਸ॥ਜਿਨ੍ਹਮਿਲਿ

ਆਤਮਪਰਗਾਸੁ॥੧॥ਹਰਿਕਾਸਿਮਰਨੁਸੁਨਿਮਨਕਾਨੀ॥ਸੁਖੁਪਾਵਹਿਹਰਿਦੁਆਰਪ
ਰਾਨੀ॥੧॥ਰਹਾਉ॥ਆਠਪਹਰਧਿਆਈਐਗੋਪਾਲੁ॥ਨਾਨਕਦਰਸੁਦੇਖਿਨਿਹਾਲੁ॥
੨॥੧੦੧॥ਗਉੜੀਮਹਲਾ ੫॥ਸਾਂਤਿਭਈਗੁਰਗੋਬਿਦਿਪਾਈ॥ਤਾਪਪਾਪਬਿ
ਨਸੇਮੇਰੇਭਾਈ॥੧॥ਰਹਾਉ॥ਰਾਮਨਾਮੁਨਿਤਰਸਨਬਖਾਨ॥ਬਿਨਸੇਰੋਗਭਏਕਲਿਆਨ॥੧॥
ਪਾਰਬ੍ਰਹਮਗੁਣਅਗਮਬੀਚਾਰ॥ਸਾਧੂਸੰਗਮਿਹੈਨਿਸਤਾਰ॥੨॥ਨਿਰਮਲਗੁਣਗਾਵਹੁ
ਨਿਤਨੀਤ॥ਗਈਬਿਆਧਿਉਬਰੇਜਨਮੀਤ॥੩॥ਮਨਬਚਕ੍ਰਮਪ੍ਰਭੁਅਪਨਾਧਿਆਈ॥
ਨਾਨਕਦਾਸਤੇਰੀਸਰਣਾਈ॥੪॥੧੦੨॥ਗਉੜੀਮਹਲਾ ੫॥ਨੇਤ੍ਰਪਰਗਾਸੁ
ਕੀਆਗੁਰਦੇਵ॥ਭਰਮਗਏਪੂਰਨਭਈਸੇਵ॥੧॥ਰਹਾਉ॥ਸੀਤਲਾਤੇਰਖਿਆਬਿਹਾਰੀ॥
ਪਾਰਬ੍ਰਹਮਪ੍ਰਭਕਿਰਪਾਧਾਰੀ॥੧॥ਨਾਨਕਨਾਮੁਜਪੈਸੋਜੀਵੈ॥ਸਾਧਸੰਗਿਹਰਿਅੰਮ੍ਰਿਤੁਪੀ
ਵੈ॥੨॥੧੦੩॥ਗਉੜੀਮਹਲਾ ੫॥ਧਨੁਓਹੁਮਸਤਕੁਧਨੁਤੇਰੇਨੇਤ॥ਧਨੁਓਇਭ
ਗਤਜਿਨਤੁਮਸੰਗਿਹੇਤ॥੧॥ਨਾਮਬਿਨਾਕੈਸੇਸੁਖੁਲਹੀਐ॥ਰਸਨਾਰਾਮਨਾਮਜਸੁਕਹੀਐ
॥੧॥ਰਹਾਉ॥ਤਿਨਊਪਰਿਜਾਈਐਕੁਰਬਾਣੁ॥ਨਾਨਕਜਿਨਿਜਪਿਆਨਿਰਬਾਣੁ॥੨॥੧੦
੪॥ਗਉੜੀਮਹਲਾ ੫॥ਤੂੰਹੈਮਸਲਤਿਤੂੰਹੈਨਾਲਿ॥ਤੂੰਹੈਰਾਖਹਿਸਾਰਿਸਮਾਲਿ॥
੧॥ਐਸਾਰਾਮੁਦੀਨਦੁਨੀਸਹਾਈ॥ਦਾਸਕੀਪੈਜਰਖੈਮੇਰੇਭਾਈ॥੧॥ਰਹਾਉ॥ਆਗੈਆਪਿ
ਇਹੁਥਾਨੁਵਸਿਜਾਕੈ॥ਆਠਪਹਰਮਨੁਹਰਿਕਉਜਾਪੈ॥੨॥ਪਤਿਪਰਵਾਣੁਸਚੁਨੀਸਾਣੁ॥
ਜਾਕਉਆਪਿਕਰਹਿਫੁਰਮਾਨੁ॥੩॥ਆਪੇਦਾਤਾਆਪਿਪ੍ਰਤਿਪਾਲਿ॥ਨਿਤਨਿਤਨਾਨਕਰਾਮ
ਨਾਮੁਸਮਾਲਿ॥੪॥੧੦੫॥ਗਉੜੀਮਹਲਾ ੫॥ਸਤਿਗੁਰੁਪੂਰਾਭਇਆਕ੍ਰਿਪਾ
ਲੁ॥ਹਿਰਦੈਵਸਿਆਸਦਾਗੁਪਾਲੁ॥੧॥ਰਾਮੁਰਵਤਸਦਹੀਸੁਖੁਪਾਇਆ॥ਮਇਆਕਰੀ
ਪੂਰਨਹਰਿਰਾਇਆ॥੧॥ਰਹਾਉ॥ਕਹੁਨਾਨਕਜਾਕੇਪੂਰੇਭਾਗ॥ਹਰਿਹਰਿਨਾਮੁਅਸਥਿ
ਰੁਸੋਹਾਗੁ॥੨॥੧੦੬॥ਗਉੜੀਮਹਲਾ ੫॥ਧੋਤੀਖੋਲਿਵਿਛਾਏਹੇਠਿ॥ਗਰ
ਧਪਵਾਂਗੂਲਾਹੇਪੇਟਿ॥੧॥ਬਿਨੁਕਰਤੂਤੀਮੁਕਤਿਨਪਾਈਐ॥ਮੁਕਤਿਪਦਾਰਥੁਨਾਮੁਧਿ
ਆਈਐ॥੧॥ਰਹਾਉ॥ਪੂਜਾਤਿਲਕਕਰਤਇਸਨਾਨਾ॥ਛੁਰੀਕਾਢਿਲੇਵੈਹਥਿਦਾਨਾ॥੨॥
॥ਬੇਦੁਪੜੈਮੁਖਿਮੀਠੀਬਾਣੀ॥ਜੀਆਂਕੁਹਤਨਸੰਗੈਪਰਾਣੀ॥੩॥ਕਹੁਨਾਨਕਜਿਸੁਕਿ

ਰਪਾਧਾਰੈ॥ਹਿਰਦਾਸੁਧੁਬ੍ਰਹਮੁਬੀਚਾਰੈ॥੪॥੧੦੭॥ਗਉੜੀਮਹਲਾ ੫ ॥ਥਿਰੁ
ਘਰਿਬੈਸਹੁਹਰਿਜਨਪਿਆਰੇ॥ਸਤਿਗੁਰਿਤੁਮਰੇਕਾਜਸਵਾਰੇ॥੧॥ਰਹਾਉ॥ਦੁਸਟਦੂਤ
ਪਰਮੇਸਰਿਮਾਰੇ॥ਜਨਕੀਪੈਜਰਖੀਕਰਤਾਰੇ॥੧॥ਬਾਦਿਸਾਹਸਾਹਸਭਵਸਿਕਰਿਦੀਨੇ॥
ਅੰਮ੍ਰਿਤਨਾਮਮਹਾਰਸਪੀਨੇ॥੨॥ਨਿਰਭਉਹੋਇਭਜਹੁਭਗਵਾਨ॥ਸਾਧਸੰਗਤਿਮਿਲਿਕੀ
ਨੋਦਾਨੁ॥੩॥ਸਰਣਿਪਰੇਪ੍ਰਭਅੰਤਰਜਾਮੀ॥ਨਾਨਕਓਟਪਕਰੀਪ੍ਰਭਸੁਆਮੀ॥੪॥੧੦
੮॥ਗਉੜੀਮਹਲਾ ੫ ॥ਹਰਿਸੰਗਿਰਾਤੇਭਾਹਿਨਜਲੈ॥ਹਰਿਸੰਗਿਰਾਤੇਮਾਇਆ
ਨਹੀਛਲੈ॥ਹਰਿਸੰਗਿਰਾਤੇਨਹੀਡੂਬੈਜਲਾ॥ਹਰਿਸੰਗਿਰਾਤੇਸੁਫਲਫਲਾ॥੧॥ਸਭ
ਭੈਮਿਟਹਿਤੁਮਾਰੈਨਾਇ॥ਭੇਟਤਸੰਗਿਹਰਿਹਰਿਗੁਨਗਾਇ॥੧॥ਰਹਾਉ॥ਹਰਿਸੰਗਿਰਾਤੇ
ਮਿਟੈਸਭਚਿੰਤਾ॥ਹਰਿਸਿਉਸੋਰਚੈਜਿਸੁਸਾਧਕਾਮੰਤਾ॥ਹਰਿਸੰਗਿਰਾਤੇਜਮਕੀਨਹੀਤ੍ਰ
ਸ॥ਹਰਿਸੰਗਿਰਾਤੇਪੂਰਨਆਸਾ॥੨॥ਹਰਿਸੰਗਿਰਾਤੇਦੂਖੁਨਲਾਗੈ॥ਹਰਿਸੰਗਿਰਾਤਾ
ਅਨਦਿਨੁਜਾਗੈ॥ਹਰਿਸੰਗਿਰਾਤਾਸਹਜਘਰਿਵਸੈ॥ਹਰਿਸੰਗਿਰਾਤੇਭ੍ਰਮੁਭਉਨਸੈ॥੩
॥ਹਰਿਸੰਗਿਰਾਤੇਮਤਿਊਤਮਹੋਇ॥ਹਰਿਸੰਗਿਰਾਤੇਨਿਰਮਲਸੋਇ॥ਕਹੁਨਾਨਕਤਿਨ
ਕਉਬਲਿਜਾਈ॥ਜਿਨਕਉਪ੍ਰਭੁਮੇਰਾਬਿਸਰਤਨਾਹੀ॥੪॥੧੦੯॥ਗਉੜੀਮਹਲਾ
੫ ॥ਉਦਮੁਕਰਤਸੀਤਲਮਨਭਏ॥ਮਾਰਗਿਚਲਤਸਗਲਦੁਖਗਏ॥ਨਾਮੁ
ਜਪਤਮਨਿਭਏਅਨੰਦ॥ਰਸਿਗਾਏਗੁਨਪਰਮਾਨੰਦ॥੧॥ਖੇਮਭਇਆਕੁਸਲਘਰਿ
ਆਏ॥ਭੇਟਤਸਾਧਸੰਗਿਗਈਬਲਾਏ॥੧॥ਰਹਾਉ॥ਨੇਤ੍ਰਪੁਨੀਤਪੇਖਤਹੀਦਰਸ॥
ਧਨਿਮਸਤਕਚਰਨਕਮਲਹੀਪਰਸ॥ਗੋਬਿੰਦਕੀਟਹਲਸਫਲਇਹਕਾਂਇਆ॥ਸੰਤ
ਪ੍ਰਸਾਦਿਪਰਮਪਦੁਪਾਇਆ॥੨॥ਜਨਕੀਕੀਨੀਆਪਿਸਹਾਇ॥ਸੁਖੁਪਾਇਆਲਗਿ
ਦਾਸਹਪਾਇ॥ਆਪੁਗਇਆਤਾਆਪਹਿਭਏ॥ਕ੍ਰਿਪਾਨਿਧਾਨਕੀਸਰਨੀਪਏ॥੩॥ਜੋਚਾ
ਹਤਸੋਈਜਬਪਾਇਆ॥ਤਬਢੂੰਢਨਕਹਾਕੋਜਾਇਆ॥ਅਸਥਿਰਭਏਬਸੇਸੁਖਆ
ਸਨ॥ਗੁਰਪ੍ਰਸਾਦਿਨਾਨਕਸੁਖਬਾਸਨ॥੪॥੧੧੦॥ਗਉੜੀਮਹਲਾ ੫ ॥
ਕੋਟਿਮਜਨਕੀਨੋਇਸਨਾਨੁ॥ਲਾਖਅਰਬਖਰਬਦੀਨੋਦਾਨੁ॥ਜਾਮਨਿਵਸਿਓਹਰਿਕੋਨਾ
ਮੁ॥੧॥ਸਗਲਪਵਿਤਗੁਨਗਾਇਗੁਪਾਲ॥ਪਾਪਮਿਟਹਿਸਾਧੂਸਰਨਿਦਇਆਲ॥

॥ਰਹਾਉ॥ਬਹੁਤੁਉਰਧਤਪਸਾਧਨਸਾਧੇ॥ਅਨਿਕਲਾਭਮਨੋਰਥਲਾਧੇ॥ਹਰਿਹਰਿਨਾ
ਮਰਸਨਆਰਾਧੇ॥੨॥ਸਿੰਮ੍ਰਿਤਿਸਾਸਤਬੇਦਬਖਾਨੇ॥ਜੋਗਗਿਆਨਸਿਧਸੁਖਜਾਨੇ॥
ਨਾਮੁਜਪਤਪ੍ਰਭਸਿਉਮਨਮਾਨੇ॥੩॥ਅਗਾਧਿਬੋਧਿਹਰਿਅਗਮਅਪਾਰੇ॥ਨਾਮੁਜਪਤ
ਨਾਮੁਰਿਦੇਬੀਚਾਰੇ॥ਨਾਨਕਕਉਪ੍ਰਭਕਿਰਪਾਧਾਰੇ॥੪॥੧੧੧॥ਗਉੜੀਮ: ੫
॥ਸਿਮਰਿਸਿਮਰਿਸਿਮਰਿਸੁਖੁਪਾਇਆ॥ਚਰਨਕਮਲਗੁਰਰਿਦੈਬਸਾਇਆ॥੧॥ਗੁ
ਰਗੋਬਿੰਦੁਪਾਰਬ੍ਰਹਮੁਪੂਰਾ॥ਤਿਸਹਿਅਰਾਧਿਮੇਰਾਮਨੁਧੀਰਾ॥੧॥ਰਹਾਉ॥ਅਨਦਿਨੁ
ਜਪਉਗੁਰੂਗੁਰਨਾਮ॥ਤਾਤੇਸਿਧਿਭਏਸਗਲਕਾਂਮ॥੨॥ਦਰਸਨਦੇਖਿਸੀਤਲਮਨਭ
ਏ॥ਜਨਮਜਨਮਕੇਕਿਲਬਿਖਗਏ॥੩॥ਕਹੁਨਾਨਕਕਹਾਭੈਭਾਈ॥ਅਪਨੇਸੇਵਕਕੀ
ਆਪਿਪੈਜਰਖਾਈ॥੪॥੧੧੨॥ਗਉੜੀਮਹਲਾ ੫ ॥ਅਪਨੇਸੇਵਕਕਉਆ
ਪਿਸਹਾਈ॥ਨਿਤਪ੍ਰਤਿਪਾਰੈਬਾਪਜੈਸੇਮਾਈ॥੧॥ਪ੍ਰਭਕੀਸਰਨਿਉਬਰੈਸਭਕੋਇ॥ਕ
ਰਨਕਰਾਵਨਪੂਰਨਸਚੁਸੋਇ॥੧॥ਰਹਾਉ॥ਅਬਮਨਿਬਸਿਆਕਰਨੈਹਾਰਾ॥ਭੈਬਿ
ਨਸੇਆਤਮਸੁਖਸਾਰਾ॥੨॥ਕਰਿਕਿਰਪਾਅਪਨੇਜਨਰਾਖੇ॥ਜਨਮਜਨਮਕੇਕਿਲਬਿ
ਖਲਾਥੇ॥੩॥ਕਹਨੁਨਜਾਇਪ੍ਰਭਕੀਵਡਿਆਈ॥ਨਾਨਕਦਾਸਸਦਾਸਰਨਾਈ॥
੪॥੧੧੩॥

ਰਾਗੁਗਉੜੀਚੇਤੀਮਹਲਾ ੫ ਦੁਪਦੇ॥ ੴਸਤਿਗੁਰਪ੍ਰਸਾਦਿ॥

ਰਾਮਕੋਬਲੁਪੂਰਨਭਾਈ॥ਤਾਤੇਬ੍ਰਿਥਾਨਬਿਆਪੈਕਾਈ॥੧॥ਰਹਾਉ॥ਜੋਜੋਚਿਤ
ਵੈਦਾਸੁਹਰਿਮਾਈ॥ਸੋਸੋਕਰਤਾਆਪਿਕਰਾਈ॥੧॥ਨਿੰਦਕਕੀਪ੍ਰਭਿਪਤਿਗਵਾਈ॥
ਨਾਨਕਹਰਿਗੁਣਨਿਰਭਉਗਾਈ॥੨॥੧॥੧੧੪॥ਗਉੜੀਮਹਲਾ ੫ ॥ਭੁ
ਜਬਲਬੀਰਬ੍ਰਹਮਸੁਖਸਾਗਰ॥ਗਰਤਪਰਤਗਹਿਲੇਹੁਅੰਗੁਰੀਆ॥੧॥ਰਹਾਉ॥
ਸ੍ਰਵਨਿਨਸੁਰਤਿਨੈਨਸੁੰਦਰਨਹੀਆਰਤਦੁਆਰਿਰਟਤਪਿੰਗੁਰੀਆ॥੧॥ਦੀਨਨਾਥ
ਅਨਾਥਕਰੁਣਾਮੈਸਾਜਨਮੀਤਪਿਤਾਮਹਤਰੀਆ॥ਚਰਨਕਵਲਹਿਰਦੈਗਹਿਨਾਨ
ਕਭੈਸਾਗਰਸੰਤਪਾਰਿਉਤਰੀਆ॥੨॥੨॥੧੧੫॥

ਰਾਗੁਗਉੜੀਬੈਰਾਗਣਿਮਹਲਾ੫ ੧ੴਸਤਿਗੁਰਪ੍ਰਸਾਦਿ॥
ਦਯਗੁਸਾਈਮੀਤੁਲਾਤੂੰਸੰਗਿਹਮਾਰੈਬਾਸੁਜੀਉ॥੧॥ਰਹਾਉ॥ਤੁਝਬਿਨੁਘਰੀਨਜੀਵ
ਨਾਧ੍ਰਿਗੁਰਹਣਾਸੰਸਾਰਿ॥ਜੀਅਪ੍ਰਾਣਸੁਖਦਾਤਿਆਨਿਮਖਨਿਮਖਬਲਿਹਾਰਿਜੀ॥੧॥
ਹਸਤਅਲੰਬਨੁਦੇਹੁਪ੍ਰਭਗਰਤਹੁਉਧਰੁਗੋਪਾਲਾ॥ਮੋਹਿਨਿਰਗੁਨਮਤਿਥੋਰੀਆਤੂੰ
ਸਦਹੀਦੀਨਦਇਆਲਾ॥੨॥ਕਿਆਸੁਖਤੇਰੇਸੰਮਲਾਕਵਨਬਿਧੀਬੀਚਾਰ॥ਸਰਣਿ
ਸਮਾਈਦਾਸਹਿਤਊਚੇਅਗਮਅਪਾਰ॥੩॥ਸਗਲਪਦਾਰਥਅਸਟਸਿਧਿਨਾਮ
ਹਾਰਸਮਾਹਿ॥ਸੁਪ੍ਰਸੰਨਭਏਕੇਸਵਾਸੇਜਨਹਰਿਗੁਣਗਾਹਿ॥੪॥ਮਾਤਪਿਤਾਸੁਤਬੰ
ਧਪੋਤੂੰਮੇਰੇਪ੍ਰਾਨਅਧਾਰ॥ਸਾਧਸੰਗਿਨਾਨਕੁਭਜੈਬਿਖੁਤਰਿਆਸੰਸਾਰੁ॥੫॥੧॥੧੧੬
॥

ਗਉੜੀਬੈਰਾਗਣਿਮਹਲਾ੫ ਰਹੋਏਕੇਛੰਤਕੇਘਰਿ॥ ੧ੴਸਤਿਗੁਰਪ੍ਰਸਾਦਿ॥
ਹੈਕੋਈਰਾਮਪਿਆਰੋਗਾਵੈ॥ਸਰਬਕਲਿਆਣਸੂਖਸਚੁਪਾਵੈ॥੧॥ਰਹਾਉ॥ਬਨੁਬ
ਨੁਖੋਜਤਫਿਰਤਬੈਰਾਗੀ॥ਬਿਰਲੇਕਾਹੂਏਕਲਿਵਲਾਗੀ॥ਜਿਨਿਹਰਿਪਾਇਆਸੇਵ
ਡਭਾਗੀ॥੧॥ਬ੍ਰਹਮਾਦਿਕਸਨਕਾਦਿਕਚਾਹੈ॥ਜੋਗੀਜਤੀਸਿਧਹਰਿਆਹੈ॥ਜਿਸਹਿ
ਪਰਾਪਤਿਸੋਹਰਿਗੁਣਗਾਹੈ॥੨॥ਤਾਕੀਸਰਣਿਜਿਨਬਿਸਰਤਨਾਹੀ॥ਵਡਭਾਗੀਹ
ਰਿਸੰਤਮਿਲਾਹੀ॥ਜਨਮਮਰਣਤਿਹਮੂਲੇਨਾਹੀ॥੩॥ਕਰਿਕਿਰਪਾਮਿਲੁਪ੍ਰੀਤਮਪਿ
ਆਰੇ॥ਬਿਨਉਸੁਨਹੁਪ੍ਰਭਊਚਅਪਾਰੇ॥ਨਾਨਕੁਮਾਂਗਤੁਨਾਮੁਅਧਾਰੇ॥੪॥੧॥੧੧੭॥

ਰਾਗੁਗਉੜੀਪੂਰਬੀਮਹਲਾ੫
੧ੴਸਤਿਗੁਰਪ੍ਰਸਾਦਿ॥ ॥ਕਵਨਗੁਨਪ੍ਰਾਨਪਤਿਮਿਲਉਮੇਰੀਮਾਈ॥੧॥
ਰਹਾਉ॥ਰੂਪਹੀਨਬੁਧਿਬਲਹੀਨੀਮੋਹਿਪਰਦੇਸਨਿਦੂਰਤੇਆਈ॥੧॥ਨਾਹਿਨਦਰ
ਬੁਨਜੋਬਨਮਾਤੀ॥ਮੋਹਿਅਨਾਥਕੀਕਰਹੁਸਮਾਈ॥੨॥ਖੋਜਤਖੋਜਤਭਈਬੈਰਾਗ
ਨਿ॥ਪ੍ਰਭਦਰਸਨਕਉਹਉਫਿਰਤਤਿਸਾਈ॥੩॥ਦੀਨਦਇਆਲਕ੍ਰਿਪਾਲਪ੍ਰਭਨਾ
ਕਸਾਧਸੰਗਿਮੇਰੀਜਲਨਿਬੁਝਾਈ॥੪॥੧॥੧੧੮॥ਗਉੜੀਮਹਲਾ੫
॥ਪ੍ਰਭਮਿਲਬੇਕਉਪ੍ਰੀਤਿਮਨਿਲਾਗੀ॥ਪਾਇਲਗਉਮੋਹਿਕਰਉਬੇਨਤੀਕੋਊਸੰਤੁ

ਮਿਲੈਬਡਭਾਗੀ॥੧॥ਰਹਾਉ॥ਮਨੁਅਰਪਉਧਨੁਰਾਖਉਆਗੈਮਨਕੀਮਤਿਮੋਹਿਸ ੧੦੨
ਗਲਤਿਆਗੀ॥ਜੋਪ੍ਰਭਕੀਹਰਿਕਥਾਸੁਨਾਵੈਅਨਦਿਨੁਫਿਰਉਤਿਸੁਪਿਛੈਵਿਰਾਗੀ
॥੧॥ਪੂਰਬਕਰਮਅੰਕੁਰਜਬਪ੍ਰਗਟੇਭੇਟਿਓਪੁਰਖੁਰਸਿਕਬੈਰਾਗੀ॥ਮਿਟਿਓਅੰਧੇਰੁ
ਮਿਲਤਹਰਿਨਾਨਕਜਨਮਜਨਮਕੀਸੋਈਜਾਗੀ॥੨॥੨॥੧੧੯॥ਗਉੜੀਮਹਲਾ੫
॥ਨਿਕਸੁਰੇਪੰਖੀਸਿਮਰਿਹਰਿਪਾਂਖ॥ਮਿਲਿਸਾਧੂਸਰਣਿਗਹੁਪੂਰਨਰਾਮਰਤਨੁਹੀਅ
ਰੇਸੰਗਿਰਾਖੁ॥੧॥ਰਹਾਉ॥ਭ੍ਰਮਕੀਕੂਈਤ੍ਰਿਸਨਾਰਸਪੰਕਜਅਤਿਤੀਖਣਮੋਹਕੀਫਾ
ਸ॥ਕਾਟਨਹਾਰਜਗਤਗੁਰਗੋਬਿਦਚਰਨਕਮਲਤਾਕੇਕਰਹੁਨਿਵਾਸ॥੧॥ਕਰਿਕਿ
ਰਪਾਗੋਬਿੰਦਪ੍ਰਭਪ੍ਰੀਤਮਦੀਨਾਨਾਥਸੁਨਹੁਅਰਦਾਸਿ॥ਕਰੁਗਹਿਲੇਹੁਨਾਨਕਕੇਸੁਆਮੀਜੀ
ਉਪਿੰਡੁਸਭੁਤੁਮਰੀਰਾਸਿ॥੨॥੩॥੧੨੦॥ਗਉੜੀਮਹਲਾ੫ ॥ਹਰਿਪੇਖਨਕਉ
ਸਿਮਰਤਮਨੁਮੇਰਾ॥ਆਸਪਿਆਸੀਚਿਤਵਉਦਿਨੁਰੈਨੀਹੈਕੋਈਸੰਤੁਮਿਲਾਵੈਨੇਰਾ॥੧॥
ਰਹਾਉ॥ਸੇਵਾਕਰਉਦਾਸਦਾਸਨਕੀਅਨਿਕਭਾਂਤਿਤਿਸੁਕਰਉਨਿਹੋਰਾ॥ਤੁਲਾਧਰਤੇ
ਲੇਸੁਖਸਗਲੇਬਿਨੁਹਰਿਦਰਸਸਭੋਹੀਥੋਰਾ॥੧॥ਸੰਤਪ੍ਰਸਾਦਿਗਾਏਗੁਨਸਾਗਰਜਨਮ
ਜਨਮਕੋਜਾਤਬਹੋਰਾ॥ਅਨਦਸੂਖਭੇਟਤਹਰਿਨਾਨਕਜਨਮੁਕ੍ਰਿਤਾਰਥੁਸਫਲੁਸਵੇਰਾ
॥੨॥੪॥੧੨੧॥ ਰਾਗੁਗਉੜੀਪੂਰਬੀਮਹਲਾ੫
੧ੴਸਤਿਗੁਰਪ੍ਰਸਾਦਿ॥ ॥ਕਿਨਬਿਧਿਮਿਲੈਗੁਸਾ
ਈਮੇਰੇਰਾਮਰਾਇ॥ਕੋਈਐਸਾਸੰਤੁਸਹਜਸੁਖਦਾਤਾਮੋਹਿਮਾਰਗੁਦੇਇਬਤਾਈ॥੧॥ਰ
ਹਾਉ॥ਅੰਤਰਿਅਲਖੁਨਜਾਈਲਖਿਆਵਿਚਿਪੜਦਾਹਉਮੈਪਾਈ॥ਮਾਇਆਮੋਹਿ
ਸਭੋਜਗੁਸੋਇਆਇਹੁਭਰਮੁਕਹਹੁਕਿਉਜਾਈ॥੧॥ਏਕਾਸੰਗਤਿਇਕਤੁਗ੍ਰਿਹਿਬ
ਸਤੇਮਿਲਿਬਾਤਨਕਰਤੇਭਾਈ॥ਏਕਬਸਤੁਬਿਨੁਪੰਚਦੁਹੇਲੇਓਹਬਸਤੁਅਗੋਚਰਠਾ
ਈ॥੨॥ਜਿਸਕਾਗ੍ਰਿਹੁਤਿਨਿਦੀਆਤਾਲਾਕੁੰਜੀਗੁਰਸਉਪਾਈ॥ਅਨਿਕਉਪਾਵਕਰੇਨ
ਹੀਪਾਵੈਬਿਨੁਸਤਿਗੁਰਸਰਣਾਈ॥੩॥ਜਿਨਕੇਬੰਧਨਕਾਟੇਸਤਿਗੁਰਤਿਨਸਾਧਸੰਗ
ਤਿਲਿਵਲਾਈ॥ਪੰਚਜਨਾਮਿਲਿਮੰਗਲੁਗਾਇਆਹਰਿਨਾਨਕਭੇਦੁਨਭਾਈ॥੪॥
ਮੇਰੇਰਾਮਰਾਇਇਨਬਿਧਿਮਿਲੈਗੁਸਾਈ॥ਸਹਜੁਭਇਆਭ੍ਰਮੁਖਿਨਮਹਿਨਾਠਾਮਿਲਿਜੋ

ਤੀ ਜੋਤਿ ਸਮਾਈ ॥੧॥ ਰਹਾਉ ਦੂਜਾ ॥੧॥੧੨੨॥ ਗਉੜੀ ਮਹਲਾ ੫ ॥ ਮੈ ਜੋ ਪਰ
ਚਉ ਪਾਇਓ ॥ ਕਰਿ ਕਿਰਪਾ ਦਇਆਲ ਬੀਠੁਲੈ ਸਤਿਗੁਰ ਮੁਝਹਿ ਬਤਾਇਓ ॥੧॥ ਰ
ਹਾਉ ॥ ਜਤ ਕਤ ਦੇਖਉ ਤਤ ਤਤ ਤੁਮ ਹੀ ਮੋਹਿ ਇਹੁ ਬਿਸੁਆਸੁ ਹੋਇ ਆਇਓ ॥ ਕੈ ਪਹਿ
ਕਰਉ ਅਰਦਾਸਿ ਬੇਨਤੀ ਜਉ ਸੁਨਤੋ ਹੈ ਰਘੁਰਾਇਓ ॥੧॥ ਲਹਿਓ ਸਹਸਾ ਬੰਧਨ ਗੁਰਿ
ਤੋਰੇ ਤਾਂ ਸਦਾ ਸਹਜ ਸੁਖੁ ਪਾਇਓ ॥ ਹੋਣਾ ਸਾ ਸੋਈ ਫੁਨਿ ਹੋਸੀ ਸੁਖੁ ਦੁਖੁ ਕਹਾ ਦਿਖਾਇਓ
॥੨॥ ਖੰਡ ਬ੍ਰਹਮੰਡ ਕਾ ਏਕੋ ਠਾਣਾ ਗੁਰਿ ਪਰਦਾ ਖੋਲਿ ਦਿਖਾਇਓ ॥ ਨਉ ਨਿਧਿ ਨਾਮੁ ਨਿਧਾਨੁ
ਇਕ ਠਾਈ ਤਉ ਬਾਹਰਿ ਕੈਠੈ ਜਾਇਓ ॥੩॥ ਏਕੈ ਕਨਿਕ ਅਨਿਕ ਭਾਤਿ ਸਾਜੀ ਬਹੁ ਪਰਕਾਰ
ਰਚਾਇਓ ॥ ਕਹੁ ਨਾਨਕ ਭਰਮੁ ਗੁਰਿ ਖੋਈ ਹੈ ਇਵ ਤਤੈ ਤਤੁ ਮਿਲਾਇਓ ॥੪॥੨॥੧੨੩॥ ਗਉ
ੜੀ ਮਹਲਾ ੫ ॥ ਅਉਧ ਘਟੈ ਦਿਨਸੁ ਰੈਣਾਰੇ ॥ ਮਨ ਗੁਰ ਮਿਲਿ ਕਾਜ ਸਵਾਰੇ ॥੧॥ ਰ
ਹਾਉ ॥ ਕਰਉ ਬੇਨਤੀ ਸੁਨਹੁ ਮੇਰੇ ਮੀਤਾ ਸੰਤ ਟਹਲ ਕੀ ਬੇਲਾ ॥ ਈਹਾ ਖਾਟਿ ਚਲਹੁ ਹਰਿ ਲਾਹਾ
ਆਗੈ ਬਸਨੁ ਸੁਹੇਲਾ ॥੧॥ ਇਹੁ ਸੰਸਾਰੁ ਬਿਕਾਰੁ ਸਹਸੇ ਮਹਿ ਤਰਿਓ ਬ੍ਰਹਮ ਗਿਆਨੀ ॥ ਜਿ
ਸਹਿ ਜਗਾਇ ਪੀਆਏ ਹਰਿ ਰਸੁ ਅਕਥ ਕਥਾ ਤਿਨਿ ਜਾਨੀ ॥੨॥ ਜਾ ਕਉ ਆਏ ਸੋਈ
ਵਿਹਾਝਹੁ ਹਰਿ ਗੁਰ ਤੇ ਮਨਹਿ ਬਸੇਰਾ ॥ ਨਿਜ ਘਰਿ ਮਹਲੁ ਪਾਵਹੁ ਸੁਖ ਸਹਜੇ ਬਹੁਰਿ
ਨ ਹੋਇਗੋ ਫੇਰਾ ॥੩॥ ਅੰਤਰਜਾਮੀ ਪੁਰਖ ਬਿਧਾਤੇ ਸਰਧਾ ਮਨ ਕੀ ਪੂਰੇ ॥ ਨਾਨਕ ਦਾਸੁ
ਇਹੀ ਸੁਖੁ ਮਾਗੈ ਮੋ ਕਉ ਕਰਿ ਸੰਤਨ ਕੀ ਧੂਰੇ ॥੪॥੩॥੧੨੪॥ ਗਉੜੀ ਮਹਲਾ ੫
॥ ਰਾਖੁ ਪਿਤਾ ਪ੍ਰਭ ਮੇਰੇ ॥ ਮੋਹਿ ਨਿਰਗੁਨੁ ਸਭ ਗੁਨ ਤੇਰੇ ॥੧॥ ਰਹਾਉ ॥ ਪੰਚ ਬਿਖਾਦੀ ਏਕੁ
ਗਰੀਬਾ ਰਾਖਹੁ ਰਾਖਨਹਾਰੇ ॥ ਖੇਦੁ ਕਰਹਿ ਅਰੁ ਬਹੁਤੁ ਸੰਤਾਵਹਿ ਆਇਓ ਸਰਨਿ ਤੁਹਾਰੇ
॥੧॥ ਕਰਿ ਕਰਿ ਹਾਰਿਓ ਅਨਿਕ ਬਹੁ ਭਾਤੀ ਛੋਡਹਿ ਕਤਹੂੰ ਨਾਹੀ ॥ ਏਕ ਬਾਤ ਸੁਨਿ ਤਾਕੀ ਓ
ਟਾ ਸਾਧਸੰਗਿ ਮਿਟਿ ਜਾਹੀ ॥੨॥ ਕਰਿ ਕਿਰਪਾ ਸੰਤ ਮਿਲੇ ਮੋਹਿ ਤਿਨ ਤੇ ਧੀਰਜੁ ਪਾਇਆ ॥
ਸੰਤੀ ਮੰਤੁ ਦੀਓ ਮੋਹਿ ਨਿਰਭਉ ਗੁਰ ਕਾ ਸਬਦੁ ਕਮਾਇਆ ॥੩॥ ਜੀਤਿ ਲਏ ਓਇ ਮਹ
ਬਿਖਾਦੀ ਸਹਜ ਸੁਹੇਲੀ ਬਾਣੀ ॥ ਕਹੁ ਨਾਨਕ ਮਨਿ ਭਇਆ ਪਰਗਾਸਾ ਪਾਇਆ ਪਦੁ ਨਿਰਬਾ
ਣੀ ॥੪॥੪॥੧੨੫॥ ਗਉੜੀ ਮਹਲਾ ੫ ॥ ਓਹੁ ਅਬਿਨਾਸੀ ਰਾਇਆ ॥ ਨਿਰਭ
ਉ ਸੰਗਿ ਤੁਮਾਰੈ ਬਸਤੇ ਇਹੁ ਡਰਨੁ ਕਹਾ ਤੇ ਆਇਆ ॥੧॥ ਰਹਾਉ ॥ ਏਕ ਮਹਲਿ ਤੂੰ ਹੋਹਿ

ਅਫਾਰੋ ਏਕ ਮਹਲਿ ਨਿਮਾਨੋ ॥ ਏਕ ਮਹਲਿ ਤੂੰ ਆਪੇ ਆਪੇ ਏਕ ਮਹਲਿ ਗਰੀਬੋ ॥੧॥ ਏਕ
ਮਹਲਿ ਤੂੰ ਪੰਡਿਤੁ ਬਕਤਾ ਏਕ ਮਹਲਿ ਖਲੁ ਹੋਤਾ ॥ ਏਕ ਮਹਲਿ ਤੂੰ ਸਭੁ ਕਿਛੁ ਗ੍ਰਾਹਜੁ ਏਕ
ਮਹਲਿ ਕਛੂ ਨ ਲੇਤਾ ॥੨॥ ਕਾਠ ਕੀ ਪੁਤਰੀ ਕਹਾ ਕਰੈ ਬਪੁਰੀ ਖਿਲਾਵਨਹਾਰੋ ਜਾਨੈ ॥ ਜੈਸਾ
ਭੇਖੁ ਕਰਾਵੈ ਬਾਜੀਗਰੁ ਓਹੁ ਤੈਸੋ ਹੀ ਸਾਜੁ ਆਨੈ ॥੩॥ ਅਨਿਕ ਕੋਠਰੀ ਬਹੁਤੁ ਭਾਤਿ ਕਰੀਆ
ਆਪਿ ਹੋਆ ਰਖਵਾਰਾ ॥ ਜੈਸੇ ਮਹਲਿ ਰਾਖੈ ਤੈਸੈ ਰਹਨਾ ਕਿਆ ਇਹੁ ਕਰੈ ਬਿਚਾਰਾ ॥੪॥ ਜਿ
ਨਿ ਕਿਛੁ ਕੀਆ ਸੋਈ ਜਾਨੈ ਜਿਨਿ ਇਹ ਸਭ ਬਿਧਿ ਸਾਜੀ ॥ ਕਹੁ ਨਾਨਕ ਅਪਰੰਪਰ ਸੁਆਮੀ
ਕੀਮਤਿ ਅਪੁਨੇ ਕਾਜੀ ॥੫॥੫॥੧੨੬॥ ਗਉੜੀ ਮਹਲਾ ੫ ॥ ਛੋਡਿ ਛੋਡਿ ਰੇ ਬਿਖ
ਿਆ ਕੇ ਰਸੂਆ ॥ ਉਰਝਿ ਰਹਿਓ ਰੇ ਬਾਵਰ ਗਾਵਰ ਜਿਉ ਕਿਰਖੈ ਹਰਿਆਇਓ ਪਸੂਆ ॥੧॥
ਰਹਾਉ ॥ ਜੋ ਜਾਨਹਿ ਤੂੰ ਅਪੁਨੇ ਕਾਜੈ ਸੋ ਸੰਗਿ ਨ ਚਾਲੈ ਤੇਰੈ ਤਸੂਆ ॥ ਨਾਗੋ ਆਇਓ ਨਾਗ ਸਿ
ਧਾਸੀ ਫੇਰਿ ਫਿਰਿਓ ਅਰੁ ਕਾਲਿ ਗਰਸੂਆ ॥੧॥ ਪੇਖਿ ਪੇਖਿ ਰੇ ਕਸੁੰਭ ਕੀ ਲੀਲਾ ਰਾਚਿ ਮਾਚਿ
ਤਿਨਹੂੰ ਲਉ ਹਸੂਆ ॥ ਛੀਜਤ ਡੋਰਿ ਦਿਨਸੁ ਅਰੁ ਰੈਨੀ ਜੀਅ ਕੋ ਕਾਜੁ ਨ ਕੀਨੋ ਕਛੂਆ ॥
੨॥ ਕਰਤ ਕਰਤ ਇਵ ਹੀ ਬਿਰਧਾਨੋ ਹਾਰਿਓ ਉਕਤੇ ਤਨੁ ਖੀਨਸੂਆ ॥ ਜਿਉ ਮੋਹਿਓ ਉਨਿ ਮੋਹ
ਨੀ ਬਾਲਾ ਉਸ ਤੇ ਘਟੈ ਨਾਹੀ ਰੁਚ ਚਸੂਆ ॥੩॥ ਜਗੁ ਐਸਾ ਮੋਹਿ ਗੁਰਹਿ ਦਿਖਾਇਓ ਤਉ ਸ
ਰਣਿ ਪਰਿਓ ਤਜਿ ਗਰਬਸੂਆ ॥ ਮਾਰਗੁ ਪ੍ਰਭ ਕੋ ਸੰਤ ਬਤਾਇਓ ਦ੍ਰਿੜੀ ਨਾਨਕ ਦਾਸ ਭਗਤਿ
ਹਰਿ ਜਸੂਆ ॥੪॥੬॥੧੨੭॥ ਗਉੜੀ ਮਹਲਾ ੫ ॥ ਤੁਝ ਬਿਨੁ ਕਵਨੁ ਹਮਾਰਾ ॥ ਮੇ
ਰੇ ਪ੍ਰੀਤਮ ਪ੍ਰਾਨ ਅਧਾਰਾ ॥੧॥ ਰਹਾਉ ॥ ਅੰਤਰ ਕੀ ਬਿਧਿ ਤੁਮ ਹੀ ਜਾਨੀ ਤੁਮ ਹੀ ਸਜਨ ਸੁਹੇਲੇ ॥
ਸਰਬ ਸੁਖਾ ਮੈ ਤੁਝ ਤੇ ਪਾਏ ਮੇਰੇ ਠਾਕੁਰ ਅਗਹ ਅਤੋਲੇ ॥੧॥ ਬਰਨਿ ਨ ਸਾਕਉ ਤੁਮਰੇ ਰੰਗਾ ਗੁ
ਣ ਨਿਧਾਨ ਸੁਖਦਾਤੇ ॥ ਅਗਮ ਅਗੋਚਰ ਪ੍ਰਭ ਅਬਿਨਾਸੀ ਪੂਰੇ ਗੁਰ ਤੇ ਜਾਤੇ ॥੨॥ ਭ੍ਰਮੁ ਭਉ
ਕਾਟਿ ਕੀਏ ਨਿਹਕੇਵਲ ਜਬ ਤੇ ਹਉਮੈ ਮਾਰੀ ॥ ਜਨਮ ਮਰਣ ਕੋ ਚੂਕੋ ਸਹਸਾ ਸਾਧਸੰਗਤਿ
ਦਰਸਾਰੀ ॥੩॥ ਚਰਣ ਪਖਾਰਿ ਕਰਉ ਗੁਰ ਸੇਵਾ ਬਾਰਿ ਜਾਉ ਲਖ ਬਰੀਆ ॥ ਜਿਹ ਪ੍ਰਸਾਦਿ
ਇਹੁ ਭਉਜਲੁ ਤਰਿਆ ਜਨ ਨਾਨਕ ਪ੍ਰਿਅ ਸੰਗਿ ਮਿਰੀਆ ॥੪॥੭॥੧੨੮॥ ਗਉੜੀ ਮਹਲ
੫ ॥ ਤੁਝ ਬਿਨੁ ਕਵਨੁ ਰੀਝਾਵੈ ਤੋਹੀ ॥ ਤੇਰੋ ਰੂਪੁ ਸਗਲ ਦੇਖਿ ਮੋਹੀ ॥੧॥ ਰਹਾਉ ॥
ਸੁਰਗ ਪਇਆਲ ਮਿਰਤ ਭੂਅ ਮੰਡਲ ਸਰਬ ਸਮਾਨੋ ਏਕੈ ਓਹੀ ॥ ਸਿਵ ਸਿਵ ਕਰਤ ਸ

ਗਲਕਰਜੋਗਹਿਸਰਬਮਇਆਠਾਕੁਰਤੇਰੀਦੋਹੀ॥੧॥ਪਤਿਤਪਾਵਨਠਾਕੁਰਨਾਮੁਤੁਮਰਾਸੁ
ਖਦਾਈਨਿਰਮਲਸੀਤਲੋਰੀ॥ਗਿਆਨਧਿਆਨਨਾਨਕਵਡਿਆਈਸੰਤਤੇਰੇਸਿਉਗਾਲ
ਗਲੋਰੀ॥੨॥੮॥੧੨੯॥ਗਉੜੀਮਹਲਾ ੫ ॥ਮਿਲਹੁਪਿਆਰੇਜੀਆ॥ਪ੍ਰਭਕੀ
ਆਤੁਮਾਰਾਥੀਆ॥੧॥ਰਹਾਉ॥ਅਨਿਕਜਨਮਬਹੁਜੋਨੀਭ੍ਰਮਿਆਬਹੁਰਿਬਹੁਰਿਦੁਖੁਪ
ਇਆ॥ਤੁਮਰੀਕ੍ਰਿਪਾਤੇਮਾਨੁਖਦੇਹਪਾਈਹੈਦੇਹੁਦਰਸੁਹਰਿਰਾਇਆ॥੧॥ਸੋਈਹੋਆਜਿ
ਤਿਸੁਭਾਣਾਅਵਰੁਨਕਿਨਹੀਕੀਤਾ॥ਤੁਮਰੈਭਾਣੈਭਰਮਿਮੋਹਿਮੋਹਿਆਜਾਗਤੁਨਾਹੀ
ਸੂਤਾ॥੨॥ਬਿਨਉਸੁਨਹੁਤੁਮਪ੍ਰਾਨਪਤਿਪਿਆਰੇਕਿਰਪਾਨਿਧਿਦਇਆਲਾ॥ਰਾਖਿਲੇਹੁ
ਪਿਤਾਪ੍ਰਭਮੇਰੇਅਨਾਥਹਕਰਿਪ੍ਰਤਿਪਾਲਾ॥੩॥ਜਿਸਨੋਤੁਮਹਿਦਿਖਾਇਓਦਰਸਨੁਸਾ
ਧਸੰਗਤਿਕੈਪਾਛੈ॥ਕਰਿਕਿਰਪਾਧੂਰਿਦੇਹੁਸੰਤਨਕੀਸੁਖੁਨਾਨਕੁਇਹੁਬਾਛੈ॥੪॥੯॥
੧੩੦॥ਗਉੜੀਮਹਲਾ ੫ ॥ਹਉਤਾਕੈਬਲਿਹਾਰੀ॥ਜਾਕੈਕੇਵਲਨਾਮੁਅਧਾਰੀ॥
॥ਰਹਾਉ॥ਮਹਿਮਾਤਾਕੀਕੇਤਕਗਨੀਐਜਨਪਾਰਬ੍ਰਹਮਰੰਗਿਰਾਤੇ॥ਸੂਖਸਹਜਆਨੰ
ਦਤਿਨਾਸੰਗਿਉਨਸਮਸਰਿਅਵਰਨਦਾਤੇ॥੧॥ਜਗਤਉਧਾਰਣਸੇਈਆਏਜੋਜਨਦ
ਰਸਪਿਆਸਾ॥ਉਨਕੀਸਰਣਿਪਰੈਸੋਤਰਿਆਸੰਤਸੰਗਿਪੂਰਨਆਸਾ॥੨॥ਤਾਕੈਚਰ
ਣਿਪਰਉਤਾਜੀਵਾਜਨਕੈਸੰਗਿਨਿਹਾਲਾ॥ਭਗਤਨਕੀਰੇਣੁਹੋਇਮਨੁਮੇਰਾਹੋਹੁਪ੍ਰਭੂਕ੍ਰਿ
ਪਾਲਾ॥੩॥ਰਾਜੁਜੋਬਨੁਅਵਧਜੋਦੀਸੈਸਭੁਕਿਛੁਜੁਗਮਹਿਘਾਟਿਆ॥ਨਾਮੁਨਿਧਾਨੁਸ
ਦਨਵਤਨੁਨਿਰਮਲੁਇਹੁਨਾਨਕਹਰਿਧਨੁਖਾਟਿਆ॥੪॥੧੦॥੧੩੧॥ਗਉੜੀਮਹਲਾ ੫
॥ਜੋਗਜੁਗਤਿਸੁਨਿਆਇਓਗੁਰਤੇ॥ਮੋਕਉਸਤਿਗੁਰਸਬਦਿਬੁਝਾਇਓ॥੧॥ਰਹਾਉ
॥ਨਉਖੰਡਪ੍ਰਿਥਮੀਇਸੁਤਨਮਹਿਰਵਿਆਨਿਮਖਨਿਮਖਨਮਸਕਾਰਾ॥ਦੀਖਿਆਗੁਰ
ਕੀਮੁੰਦ੍ਰਾਕਾਨੀਦ੍ਰਿੜਿਓਏਕੁਨਿਰੰਕਾਰਾ॥੧॥ਪੰਚਚੇਲੇਮਿਲਿਭਏਇਕਤ੍ਰਾਏਕਸੁਕੈਵ
ਸਿਕੀਏ॥ਦਸਬੈਰਾਗਨਿਆਗਿਆਕਾਰੀਤਬਨਿਰਮਲਜੋਗੀਥੀਏ॥੨॥ਭਰਮੁਜਰਾ
ਇਚਰਾਈਬਿਭੂਤਾਪੰਥੁਏਕੁਕਰਿਪੇਖਿਆ॥ਸਹਜਸੂਖਸੋਕੀਨੀਭੁਗਤਾਜੋਠਾਕੁਰਿਮ
ਸਤਕਿਲੇਖਿਆ॥੩॥ਜਹਭਉਨਾਹੀਤਹਾਆਸਨੁਬਾਧਿਓਸਿੰਗੀਅਨਹਤਬਾਨੀ॥ਤਤੁ
ਬੀਚਾਰੁਡੰਡਾਕਰਿਰਾਖਿਓਜੁਗਤਿਨਾਮੁਮਨਿਭਾਨੀ॥੪॥ਐਸਾਜੋਗੀਵਡਭਾਗੀਭੇਟੈਮਾ

ਇਆਕੇਬੰਧਨਕਾਟੈ॥ਸੇਵਾਪੂਜਕਰਉਤਿਸੁਮੂਰਤਿਕੀਨਾਨਕੁਤਿਸੁਪਗਚਾਟੈ॥੫॥੧੧॥
੧੩੨॥ਗਉੜੀਮਹਲਾ ੫ ॥ਅਨੂਪਪਦਾਰਥੁਨਾਮੁਸੁਨਹੁਸਗਲਧਿਆਇਲੇ
ਮੀਤਾ॥ਹਰਿਅਉਖਧੁਜਾਕਉਗੁਰਿਦੀਆਤਾਕੇਨਿਰਮਲਚੀਤਾ॥੧॥ਰਹਾਉ॥ਅੰਧਕਾਰੁ
ਮਿਟਿਓਤਿਹਤਨਤੇਗੁਰਸਬਦਿਦੀਪਕੁਪਰਗਾਸਾ॥ਭ੍ਰਮਕੀਜਾਲੀਤਾਕੀਕਾਟੀਜਾਕਉ
ਸਾਧਸੰਗਤਿਬਿਸ੍ਵਾਸਾ॥੧॥ਤਾਰੀਲੇਭਵਜਲੁਤਾਰੂਬਿਖੜਾਬੋਹਿਥਸਾਧੂਸੰਗਾ॥ਪੂਰ
ਨਹੋਈਮਨਕੀਆਸਾਗੁਰੁਭੇਟਿਓਹਰਿਰੰਗਾ॥੨॥ਨਾਮਖਜਾਨਾਭਗਤੀਪਾਇਆਮਨਤ
ਨਤ੍ਰਿਪਤਿਅਘਾਏ॥ਨਾਨਕਹਰਿਜੀਉਤਾਕਉਦੇਵੈਜਾਕਉਹੁਕਮੁਮਨਾਏ॥੩॥੧੨॥੧
੩੩॥ਗਉੜੀਮਹਲਾ ੫ ॥ਦਇਆਮਇਆਕਰਿਪ੍ਰਾਨਪਤਿਮੋਰੇਮੋਹਿਅਨਾਥਸ
ਰਣਿਪ੍ਰਭਤੋਰੀ॥ਅੰਧਕੂਪਮਹਿਹਾਥਦੇਰਾਖਹੁਕਛੂਸਿਆਨਪਉਕਤਿਨਮੋਰੀ॥੧॥ਰਹਾ
ਉ॥ਕਰਨਕਰਾਵਨਸਭਕਿਛੁਤੁਮਹੀਤੁਮਸਮਰਥਨਾਹੀਅਨਹੋਰੀ॥ਤੁਮਰੀਗਤਿਮਿਤਿ
ਤੁਮਹੀਜਾਨੀਸੇਸੇਵਕਜਿਨਭਾਗਮਥੋਰੀ॥੧॥ਅਪੁਨੇਸੇਵਕਸੰਗਿਤੁਮਪ੍ਰਭਰਾਤੇਓਤਿ
ਪੋਤਿਭਗਤਨਸੰਗਿਜੋਰੀ॥ਪ੍ਰਿਉਪ੍ਰਿਉਨਾਮੁਤੇਰਾਦਰਸਨੁਚਾਹੈਜੈਸੇਦ੍ਰਿਸਟਿਓਹਚੰਦ
ਚਕੋਰੀ॥੨॥ਰਾਮਸੰਤਮਹਿਭੇਦੁਕਿਛੁਨਾਹੀਏਕੁਜਨੁਕਈਮਹਿਲਾਖਕਰੋਰੀ॥ਜਾਕੈਹੀ
ਐਪ੍ਰਗਟੁਪ੍ਰਭੁਹੋਆਅਨਦਿਨੁਕੀਰਤਨੁਰਸਨਰਮੋਰੀ॥੩॥ਤੁਮਸਮਰਥਅਪਾਰਅਤਿਊ
ਚੇਸੁਖਦਾਤੇਪ੍ਰਭਪ੍ਰਾਨਅਧੋਰੀ॥ਨਾਨਕਕਉਪ੍ਰਭਕੀਜੈਕਿਰਪਾਉਨਸੰਤਨਕੈਸੰਗਿਸੰਗੋਰੀ
॥੪॥੧੩॥੧੩੪॥ਗਉੜੀਮਹਲਾ ੫ ॥ਤੁਮਹਰਿਸੇਤੀਰਾਤੇਸੰਤਹੁ॥ਨਿਬਾਹਿਲੇ
ਹੁਮੋਕਉਪੁਰਖਬਿਧਾਤੇਓੜਿਪਹੁਚਾਵਹੁਦਾਤੇ॥੧॥ਰਹਾਉ॥ਤੁਮਰਾਮਰਮੁਤੁਮਾਹੀਜਾਨਿ
ਆਤੁਮਪੂਰਨਪੁਰਖਬਿਧਾਤੇ॥ਰਾਖਹੁਸਰਣਿਅਨਾਥਦੀਨਕਉਕਰਹੁਹਮਾਰੀਗਾਤੇ॥੧
॥ਤਰਣਸਾਗਰਬੋਹਿਥਚਰਣਤੁਮਾਰੇਤੁਮਜਾਨਹੁਅਪੁਨੀਭਾਤੇ॥ਕਰਿਕਿਰਪਾਜਿਸੁਰਾ
ਖਹੁਸੰਗੇਤੇਤੇਪਾਰਿਪਰਾਤੇ॥੨॥ਈਤਊਤਪ੍ਰਭਤੁਮਸਮਰਥਾਸਭੁਕਿਛੁਤੁਮਰੈਹਾਥੇ॥
ਐਸਾਨਿਧਾਨੁਦੇਹੁਮੋਕਉਹਰਿਜਨਚਲੈਹਮਾਰੈਸਾਥੇ॥੩॥ਨਿਰਗੁਨੀਆਰੇਕਉਗੁਨੁਕੀ
ਜੈ॥ਹਰਿਨਾਮੁਮੇਰਾਮਨੁਜਾਪੇ॥ਸੰਤਪ੍ਰਸਾਦਿਨਾਨਕਹਰਿਭੇਟੇਮਨਤਨਸੀਤਲਧ੍ਰਾਪੇ॥੪॥
੧੪॥੧੩੫॥ਗਉੜੀਮਹਲਾ ੫ ॥ਸਹਜਿਸਮਾਇਓਦੇਵ॥ਮੋਕਉਸਤਿਗੁਰਭਏ

ਦਇਆਲਦੇਵ॥੧॥ਰਹਾਉ॥ਕਾਟਿਜੇਵਰੀਕੀਓਦਾਸਰੋਸੰਤਨਟਹਲਾਇਓ॥ਏਕਨਾ
ਮਕੋਥੀਓਪੂਜਾਰੀਮੋਕਉਅਚਰਜੁਗੁਰਹਿਦਿਖਾਇਓ॥੧॥ਭਇਓਪ੍ਰਗਾਸੁਸਰਬਉਜੀਆਰਾ
ਗੁਰਗਿਆਨੁਮਨਹਿਪ੍ਰਗਟਾਇਓ॥ਅੰਮ੍ਰਿਤੁਨਾਮੁਪੀਓਮਨੁਤ੍ਰਿਪਤਿਆਅਨਭੈਠਹਰਾਇਓ
॥੨॥ਮਾਨਿਆਗਿਆਸਰਬਸੁਖਪਾਏਦੂਖਹਠਾਉਗਵਾਇਓ॥ਜਉਸੁਪ੍ਰਸੰਨਭਏਪ੍ਰਭਠਾ
ਕੁਰਸਭੁਆਨਦਰੂਪੁਦਿਖਾਇਓ॥੩॥ਨਾਕਿਛੁਆਵਤਨਾਕਿਛੁਜਾਵਤਸਭੁਖੇਲੁਕੀਓਹ
ਰਿਰਾਇਓ॥ਕਹੁਨਾਨਕਅਗਮਅਗਮਹੈਠਾਕੁਰਭਗਤਟੇਕਹਰਿਨਾਇਓ॥੪॥੧੫॥੧੩੬॥
ਗਉੜੀਮਹਲਾ੫ ॥ਪਾਰਬ੍ਰਹਮਪੂਰਨਪਰਮੇਸੁਰਮਨਤਾਕੀਓਟਗਹੀਜੈਰੇ॥ਜਿਨਿਧਾ
ਰੇਬ੍ਰਹਮੰਡਖੰਡਹਰਿਤਾਕੋਨਾਮੁਜਪੀਜੈਰੇ॥੧॥ਰਹਾਉ॥ਮਨਕੀਮਤਿਤਿਆਗਹੁਹਰਿਜ
ਨਹੁਕਮੁਬੂਝਿਸੁਖੁਪਾਈਐਰੇ॥ਜੋਪ੍ਰਭੁਕਰੈਸੋਈਭਲਮਾਨਹੁਸੁਖਿਦੁਖਿਓਹੀਧਿਆਈ
ਐਰੇ॥੧॥ਕੋਟਿਪਤਿਤਉਧਾਰੇਖਿਨਮਹਿਕਰਤੇਬਾਰਨਲਾਗੈਰੇ॥ਦੀਨਦਰਦਦੁਖਭੰਜਨ
ਸੁਆਮੀਜਿਸੁਭਾਵੈਤਿਸਹਿਨਿਵਾਜੈਰੇ॥੨॥ਸਭਕੋਮਾਤਪਿਤਾਪ੍ਰਤਿਪਾਲਕਜੀਅਪ੍ਰਾਨਸੁ
ਖਸਾਗਰੁਰੇ॥ਦੇਂਦੇਤੋਟਿਨਾਹੀਤਿਸੁਕਰਤੇਪੂਰਿਰਹਿਓਰਤਨਾਗਰੁਰੇ॥੩॥ਜਾਚਿਕੁਜਾਚੈਨਾ
ਮੁਤੇਰਾਸੁਆਮੀਘਟਘਟਅੰਤਰਿਸੋਈਰੇ॥ਨਾਨਕੁਦਾਸੁਤਾਕੀਸਰਣਾਈਜਾਤੇਬ੍ਰਿਥਾਨਕੋ
ਈਰੇ॥੪॥੧੬॥੧੩੭॥ ਰਾਗੁਗਉੜੀਪੂਰਬੀਮਹਲਾ੫
ੴਸਤਿਗੁਰਪ੍ਰਸਾਦਿ॥ ॥ਹਰਿਹਰਿਕਬਹੂਨਮਨਹੁਬਿ
ਸਾਰੇ॥ਈਹਾਊਹਾਸਰਬਸੁਖਦਾਤਾਸਗਲਘਟਾਪ੍ਰਤਿਪਾਰੇ॥੧॥ਰਹਾਉ॥ਮਹਾਕਸਟਕਾ
ਟੈਖਿਨਭੀਤਰਿਰਸਨਾਨਾਮੁਚਿਤਾਰੇ॥ਸੀਤਲਸਾਂਤਿਸੁਖਹਰਿਸਰਣੀਜਲਤੀਅਗਨਿਨਿ
ਵਾਰੇ॥੧॥ਗਰਭਕੁੰਡਨਰਕਤੇਰਾਖੈਭਵਜਲੁਪਾਰਿਉਤਾਰੇ॥ਚਰਨਕਮਲਆਰਾਧਤਮਨਮ
ਹਿਜਮਕੀਤ੍ਰਾਸਬਿਦਾਰੇ॥੨॥ਪੂਰਨਪਾਰਬ੍ਰਹਮਪਰਮੇਸੁਰਊਚਾਅਗਮਅਪਾਰੇ॥ਗੁਣਗਾ
ਵਤਧਿਆਵਤਸੁਖਸਾਗਰਜੂਏਜਨਮੁਨਹਾਰੇ॥੩॥ਕਾਮਿਕ੍ਰੋਧਿਲੋਭਿਮੋਹਿਮਨੁਲੀਨੋਨਿ
ਰਗੁਣਕੇਦਾਤਾਰੇ॥ਕਰਿਕਿਰਪਾਅਪੁਨੋਨਾਮੁਦੀਜੈਨਾਨਕਸਦਬਲਿਹਾਰੇ॥੪॥੧॥੧੩੮
ਰਾਗੁਗਉੜੀਚੇਤੀਮਹਲਾ੫
ੴਸਤਿਗੁਰਪ੍ਰਸਾਦਿ॥ ਸੁਖੁਨਾਹੀਰੇਹਰਿਭਗਤਿਬਿਨਾ॥ਜੀਤਿਜਨਮੁਇਹੁਰਤਨੁ

ਮਿਲੁਸਾਧਸੰਗਤਿਜਪਿਇਕਖਿਨਾ॥੧॥ਰਹਾਉ॥ਸੁਤਸੰਪਤਿਬਨਿਤਾਬਿਨੋਦ॥ਛੋਡਿ ੧੦੫
ਗਏਬਹੁਲੋਗਭੋਗ॥੧॥ਹੈਵਰਗੈਵਰਰਾਜਰੰਗ॥ਤਿਆਗਿਚਲਿਓਹੈਮੂੜਨੰਗ॥੨॥
ਚੋਆਚੰਦਨਦੇਹਫੂਲਿਆ॥ਸੋਤਨੁਧਰਸੰਗਿਰੂਲਿਆ॥੩॥ਮੋਹਿਮੋਹਿਆਜਾਨੈਦੂਰਿਹੈ
॥ਕਹੁਨਾਨਕਸਦਾਹਦੂਰਿਹੈ॥੪॥੧॥੧੩੯॥ਗਉੜੀਮਹਲਾ੫ ॥ਮਨਧਰਤਰਬੇਹ
ਰਿਨਾਮਨੋ॥ਸਾਗਰਲਹਰਿਸੰਸਾਸੰਸਾਰੁਗੁਰੁਬੋਹਿਥੁਪਾਰਗਰਾਮਨੋ॥੧॥ਰਹਾਉ॥ਕਲਿਕਾ
ਲਖਅੰਧਿਆਰੀਆ॥ਗੁਰਗਿਆਨਦੀਪਕਉਜਿਆਰੀਆ॥੧॥ਬਿਖੁਬਿਖਿਆਪਸਰੀ
ਅਤਿਘਨੀ॥ਉਬਰੇਜਪਿਜਪਿਹਰਿਗੁਨੀ॥੨॥ਮਤਵਾਰੋਮਾਇਆਸੋਇਆ॥ਗੁਰਭੇਟਤ
ਭ੍ਰਮੁਭਉਖੋਇਆ॥੩॥ਕਹੁਨਾਨਕਏਕੁਧਿਆਇਆ॥ਘਟਿਘਟਿਨਦਰੀਆਇਆ॥
੪॥੨॥੧੪੦॥ਗਉੜੀਮਹਲਾ੫ ॥ਦੀਬਾਨੁਹਮਾਰੋਤੁਹੀਏਕ॥ਸੇਵਾਥਾਰੀਗੁਰਹਿ
ਟੇਕ॥੧॥ਰਹਾਉ॥ਅਨਿਕਜੁਗਤਿਨਹੀਪਾਇਆ॥ਗੁਰਿਚਾਕਰਲੈਲਾਇਆ॥੧॥ਮਾਰੇਪੰ
ਚਬਿਖਾਦੀਆ॥ਗੁਰਕਿਰਪਾਤੇਦਲੁਸਾਧਿਆ॥੨॥ਬਖਸੀਸਵਜਹੁਮਿਲਿਏਕੁਨਾਮ॥
ਸੁਖਸਹਜਆਨੰਦਬਿਸ੍ਰਾਮ॥੩॥ਪ੍ਰਭਕੇਚਾਕਰਸੇਭਲੇ॥ਨਾਨਕਤਿਨਮੁਖਊਜਲੇ॥੪॥੩
॥੧੪੧॥ਗਉੜੀਮਹਲਾ੫ ॥ਜੀਅਰੇਓਲ੍ਹਾਨਾਮਕਾ॥ਅਵਰੁਜਿਕਰਨਕਰਾਵਨੋ
ਤਿਨਮਹਿਭਉਹੈਜਾਮਕਾ॥੧॥ਰਹਾਉ॥ਅਵਰਜਤਨਿਨਹੀਪਾਈਐ॥ਵਡੈਭਾਗਿਹਰਿਧਿ
ਆਈਐ॥੧॥ਲਾਖਹਿਕਮਤੀਜਾਨੀਐ॥ਆਗੈਤਿਲੁਨਹੀਮਾਨੀਐ॥੨॥ਅਹੰਬੁਧਿਕ
ਰਮਕਮਾਵਨੇ॥ਗ੍ਰਿਹਬਾਲੂਨੀਰਿਬਹਾਵਨੇ॥੩॥ਪ੍ਰਭੁਕ੍ਰਿਪਾਲੁਕਿਰਪਾਕਰੈ॥ਨਾਮੁਨਾਨ
ਕਸਾਧੂਸੰਗਿਮਿਲੈ॥੪॥੪॥੧੪੨॥ਗਉੜੀਮਹਲਾ੫ ॥ਬਾਰਨੈਬਲਿਹਾਰਨੈ
ਲਖਬਰੀਆ॥ਨਾਮੋਹੋਨਾਮੁਸਾਹਿਬਕੋਪ੍ਰਾਨਅਧਰੀਆ॥੧॥ਰਹਾਉ॥ਕਰਨਕਰਾਵਨਤੁਹੀਏ
ਕ॥ਜੀਅਜੰਤਕੀਤੁਹੀਟੇਕ॥੧॥ਰਾਜਜੋਬਨਪ੍ਰਭਤੂਧਨੀ॥ਤੂੰਨਿਰਗੁਨਤੂੰਸਰਗੁਨੀ॥੨॥ਈ
ਹਾਊਹਾਤੁਮਰਖੇ॥ਗੁਰਕਿਰਪਾਤੇਕੋਲਖੇ॥੩॥ਅੰਤਰਜਾਮੀਪ੍ਰਭਸੁਜਾਨੁ॥ਨਾਨਕਤਕੀਆਤੁਹੀ
ਤਾਣੁ॥੪॥੫॥੧੪੩॥ਗਉੜੀਮਹਲਾ੫ ॥ਹਰਿਹਰਿਹਰਿਆਰਾਧੀਐ॥ਸੰਤਸੰਗਿਹ
ਰਿਮਨਿਵਸੈਭਰਮੁਮੋਹੁਭਉਸਾਧੀਐ॥੧॥ਰਹਾਉ॥ਬੇਦਪੁਰਾਣਸਿੰਮ੍ਰਿਤਿਭਨੇ॥ਸਭਊਚ
ਬਿਰਾਜਤਜਨਸੁਨੇ॥੧॥ਸਗਲਅਸਥਾਨਭੈਭੀਤਚੀਨ॥ਰਾਮਸੇਵਕਭੈਰਹਤਕੀਨ॥੨॥

ਲਖਚਉਰਾਸੀਹਜੋਨਿਫਿਰਾਹੀਗੋਬਿੰਦਲੋਕਨਹੀਜਨਮਿਮਰਾਹੀ॥੩॥ਬਲਬੁਧਿਸਿਆ
ਨਪਹਉਮੈਰਹੀ॥ਹਰਿਸਾਧਸਰਣਿਨਾਨਕਗਹੀ॥੪॥੬॥੧੪੪॥ਗਉੜੀਮਹਲਾ੫
ਮਨਰਾਮਨਾਮਗੁਨਗਾਈਐ॥ਨੀਤਨੀਤਹਰਿਸੇਵੀਐਸਾਸਿਸਾਸਿਹਰਿਧਿਆਈਐ॥੧॥ਰ
ਹਾਉ॥ਸੰਤਸੰਗਿਹਰਿਮਨਿਵਸੈ॥ਦੁਖੁਦਰਦੁਅਨੇਰਾਭ੍ਰਮੁਨਸੈ॥੧॥ਸੰਤਪ੍ਰਸਾਦਿਹਰਿਜਾਪੀ
ਐ॥ਸੋਜਨੁਦੂਖਿਨਵਿਆਪੀਐ॥੨॥ਜਾਕਉਗੁਰੁਹਰਿਮੰਤ੍ਰੁਦੇ॥ਸੋਉਬਰਿਆਮਾਇਆਅ
ਗਨਿਤੇ॥੩॥ਨਾਨਕਕਉਪ੍ਰਭਮਇਆਕਰਿ॥ਮੇਰੈਮਨਿਤਨਿਵਾਸੈਨਾਮੁਹਰਿ॥੪॥੭॥੧੪੫॥
ਗਉੜੀਮਹਲਾ੫॥ ਰਸਨਾਜਪੀਐਏਕੁਨਾਮ॥ਈਹਾਸੁਖੁਆਨੰਦੁਘਨਾਆਗੈ
ਜੀਅਕੈਸੰਗਿਕਾਮ॥੧॥ਰਹਾਉ॥ਕਟੀਐਤੇਰਾਅਹੰਰੋਗੁ॥ਤੂੰਗੁਰਪ੍ਰਸਾਦਿਕਰਿਰਾਜਜੋ
ਗੁ॥੧॥ਹਰਿਰਸੁਜਿਨਿਜਨਿਚਾਖਿਆ॥ਤਾਕੀਤ੍ਰਿਸਨਾਲਾਥੀਆ॥੨॥ਹਰਿਬਿਸ੍ਰਾਮਨਿ
ਧਿਪਾਇਆ॥ਸੋਬਹੁਰਿਨਕਤਹੀਧਾਇਆ॥੩॥ਹਰਿਹਰਿਨਾਮੁਜਾਕਉਗੁਰਿਦੀਆ॥
ਨਾਨਕਤਾਕਾਭਉਗਇਆ॥੪॥੮॥੧੪੬॥ਗਉੜੀਮਹਲਾ੫॥ ਜਾਕਉਬਿਸਰੈ
ਰਾਮਨਾਮਤਾਹੂਕਉਪੀਰ॥ਸਾਧਸੰਗਤਿਮਿਲਿਹਰਿਰਵਹਿਸੇਗੁਣੀਗਹੀਰ॥੧॥ਰਹਾਉ॥ਜਾ
ਕਉਗੁਰਮੁਖਿਰਿਦੈਬੁਧਿ॥ਤਾਕੈਕਰਤਲਨਵਨਿਧਿਸਿਧਿ॥੧॥ਜੋਜਾਨਹਿਹਰਿਪ੍ਰਭਧਨੀ
॥ਕਿਛੁਨਾਹੀਤਾਕੈਕਮੀ॥੨॥ਕਰਣੈਹਾਰੁਪਛਾਨਿਆ॥ਸਰਬਸੂਖਰੰਗਮਾਣਿਆ॥੩
॥ਹਰਿਧਨੁਜਾਕੈਗ੍ਰਿਹਿਵਸੈ॥ਕਹੁਨਾਨਕਤਿਨਸੰਗਿਦੁਖੁਨਸੈ॥੪॥੯॥੧੪੭॥ਗਉੜੀ
ਮਹਲਾ੫॥ ਗਰਬੁਬਡੋਮੂਲੁਇਤਨੋ॥ਰਹਨੁਨਹੀਗਹੁਕਿਤਨੋ॥੧॥ਰਹਾਉ॥ਬੇ
ਬਰਜਤਬੇਦਸੰਤਨਾਉਆਹੂਸਿਉਰੇਹਿਤਨੋ॥ਹਾਰਜੂਆਰਜੂਆਬਿਧੇਇੰਦ੍ਰੀਵਸਿ
ਲੈਜਿਤਨੋ॥੧॥ਹਰਨਭਰਨਸੰਪੂਰਨਾਚਰਨਕਮਲਰੰਗਿਰਿਤਨੋ॥ਨਾਨਕਉਧਰੇਸਾਧ
ਸੰਗਿਕਿਰਪਾਨਿਧਿਮੈਦਿਤਨੋ॥੨॥੧੦॥੧੪੮॥ਗਉੜੀਮਹਲਾ੫॥ ਮੋਹਿਦਾਸ
ਰੋਠਾਕੁਰਕੋ॥ਧਾਨੁਪ੍ਰਭਕਾਖਾਨਾ॥੧॥ਰਹਾਉ॥ਐਸੋਹੈਰੇਖਸਮੁਹਮਾਰਾ॥ਖਿਨਮਹਿਸਾਜਿ
ਸਵਾਰਣਹਾਰਾ॥੧॥ਕਾਮੁਕਰੀਜੇਠਾਕੁਰਭਾਵਾ॥ਗੀਤਚਰਿਤਪ੍ਰਭਕੇਗੁਨਗਾਵਾ॥੨॥ਸ
ਰਣਿਪਰਿਓਠਾਕੁਰਵਜੀਰਾ॥ਤਿਨਾਦੇਖਿਮੇਰਾਮਨੁਧੀਰਾ॥੩॥ਏਕਟੇਕਏਕੋਆਧਾਰਾ॥
ਜਨਨਾਨਕਹਰਿਕੀਲਾਗਾਕਾਰਾ॥੪॥੧੧॥੧੪੯॥ਗਉੜੀਮਹਲਾ੫॥ ਹੈਕੋਈ

ਐਸਾਹਉਮੈਤੋਰੈ॥ਇਸੁਮੀਠੀਤੇਇਹੁਮਨੁਹੋਰੈ॥੧॥ਰਹਾਉ॥ਅਗਿਆਨੀਮਾਨੁਖੁਭਇਆ
ਜੋਨਾਹੀਸੋਲੋਰੈ॥ਰੈਣਿਅੰਧਾਰੀਕਾਰੀਆਕਵਨਜੁਗਤਿਜਿਤੁਭੋਰੈ॥੧॥ਭ੍ਰਮਤੋਭ੍ਰਮ
ਤੋਹਾਰਿਆਅਨਿਕਬਿਧੀਕਰਿਟੋਰੈ॥ਕਹੁਨਾਨਕਕਿਰਪਾਭਈਸਾਧਸੰਗਤਿਨਿਧਿਮੋਰੈ
॥੨॥੧੨॥੧੫੦॥ਗਉੜੀਮਹਲਾ੫॥ ਚਿੰਤਾਮਣਿਕਰੁਣਾਮਏ॥੧॥ਰਹਾਉ॥
ਦੀਨਦਇਆਲਾਪਾਰਬ੍ਰਹਮ॥ਜਾਕੈਸਿਮਰਣਿਸੁਖਭਏ॥੧॥ਅਕਾਲਪੁਰਖਅਗਾ
ਧਿਬੋਧ॥ਸੁਨਤਜਸੋਕੋਟਿਅਘਖਏ॥੨॥ਕਿਰਪਾਨਿਧਿਪ੍ਰਭਮਇਆਧਾਰਿ॥ਨਾਨਕ
ਹਰਿਹਰਿਨਾਮਲਏ॥੩॥੧੩॥੧੫੧॥ ਗਉੜੀਪੂਰਬੀਮਹਲਾ੫
ਮੇਰੇਮਨਸਰਣਿਪ੍ਰਭੂਸੁਖਪਾਏ॥ਜਾਦਿਨਿਬਿਸਰੈਪ੍ਰਾਨਸੁਖਦਾਤਾਸੋਦਿਨੁਜਾਤਅਜਾਏ
॥੧॥ਰਹਾਉ॥ਏਕਰੈਣਕੇਪਾਹੁਨਤੁਮਆਏਬਹੁਜੁਗਆਸਬਧਾਏ॥ਗ੍ਰਿਹਮੰਦਰਸੰਪੈ
ਜੋਦੀਸੈਜਿਉਤਰਵਰਕੀਛਾਏ॥੧॥ਤਨੁਮੇਰਾਸੰਪੈਸਭਮੇਰੀਬਾਗਮਿਲਖਸਭਜਾਏ॥
ਦੇਵਨਹਾਰਾਬਿਸਰਿਓਠਾਕੁਰੁਖਿਨਮਹਿਹੋਤਪਰਾਏ॥੨॥ਪਹਿਰੈਬਾਗਾਕਰਿਇਸਨਾ
ਨਾਚੋਆਚੰਦਨਲਾਏ॥ਨਿਰਭਉਨਿਰੰਕਾਰਨਹੀਚੀਨਿਆਜਿਉਹਸਤੀਨਾਵਾਏ॥੩॥
ਜਉਹੋਇਕ੍ਰਿਪਾਲਤਸਤਿਗੁਰੁਮੇਲੈਸਭਿਸੁਖਹਰਿਕੇਨਾਏ॥ਮੁਕਤੁਭਇਆਬੰਧਨ
ਗੁਰਿਖੋਲੇਜਨਨਾਨਕਹਰਿਗੁਣਗਾਏ॥੪॥੧੪॥੧੫੨॥ਗਉੜੀਪੂਰਬੀਮਹਲਾ੫
ਮੇਰੇਮਨਗੁਰੁਗੁਰੁਗੁਰੁਸਦਕਰੀਐ॥ਰਤਨਜਨਮੁਸਫਲੁਗੁਰਿਕੀਆਦਰਸਨਕਉ
ਬਲਿਹਾਰੀਐ॥੧॥ਰਹਾਉ॥ਜੇਤੇਸਾਸਗ੍ਰਾਸਮਨੁਲੇਤਾਤੇਤੇਹੀਗੁਨਗਾਈਐ॥ਜ
ਉਹੋਇਦੈਆਲੁਸਤਿਗੁਰੁਅਪੁਨਾਤਾਇਹਮਤਿਬੁਧਿਪਾਈਐ॥੧॥ਮੇਰੇਮਨਨਾਮਿਲ
ਏਜਮਬੰਧਤੇਛੂਟਹਿਸਰਬਸੁਖਾਸੁਖਪਾਈਐ॥ਸੇਵਿਸੁਆਮੀਸਤਿਗੁਰੁਦਾਤਾਮ
ਨਬੰਛਤਫਲਆਈਐ॥੨॥ਨਾਮੁਇਸਟੁਮੀਤਸੁਤਕਰਤਾਮਨਸੰਗਿਤੁਹਾਰੈਚਾ
ਲੈ॥ਕਰਿਸੇਵਾਸਤਿਗੁਰਅਪੁਨੇਕੀਗੁਰਤੇਪਾਈਐਪਾਲੈ॥੩॥ਗੁਰਿਕਿਰਪਾਲਿ
ਕ੍ਰਿਪਾਪ੍ਰਭਿਧਾਰੀਬਿਨਸੇਸਰਬਅੰਦੇਸਾ॥ਨਾਨਕਸੁਖੁਪਾਇਆਹਰਿਕੀਰਤਨਿਮਿ
ਟਿਓਸਗਲਕਲੇਸਾ॥੪॥੧੫॥੧੫੩॥
ਰਾਗੁਗਉੜੀਮਹਲਾ੫ ੴਸਤਿਗੁਰਪ੍ਰਸਾਦਿ॥

ਤ੍ਰਿਸਨਾਬਿਰਲੇਹੀਕੀਬੁਝੀਹੇ॥੧॥ਰਹਾਉ॥ਕੋਟਿਜੋਰੇਲਾਖਕ੍ਰੋਰੇਮਨੁਨਹੋਰੇ॥ਪਰੈਪਰੈਹੀਕ
ਉਲੁਝੀਹੇ॥੧॥ਸੁੰਦਰਨਾਰੀਅਨਿਕਪਰਕਾਰੀਪਰਗ੍ਰਿਹਬਿਕਾਰੀ॥ਬੁਰਾਭਲਾਨਹੀਸੁਝੀਹੇ॥੨॥
ਅਨਿਕਬੰਧਨਮਾਇਆਭਰਮਤਭਰਮਾਇਓਗੁਣਨਿਧਿਨਹੀਗਾਇਓ॥ਮਨਬਿਖੈਹੀਮਹਿਲੁ
ਝੀਹੇ॥੩॥ਜਾਕਉਰੇਕਿਰਪਾਕਰੈਜੀਵਤਸੋਈਮਰੈਸਾਧਸੰਗਿਮਾਇਆਤਰੈ॥ਨਾਨਕਸੋਜਨੁਦ
ਰਿਹਰਿਸਿਝੀਹੇ॥੪॥੧॥੧੫੪॥ਗਉੜੀਮਹਲਾ੫ ॥ਸਭਹੂਕੋਰਸੁਹਰਿਹੋ॥੧॥ਰਹਾ
ਉ॥ਕਾਹੂਜੋਗਕਾਹੂਭੋਗਕਾਹੂਗਿਆਨਕਾਹੂਧਿਆਨ॥ਕਾਹੂਹੋਡੰਡਧਰਿਹੋ॥੧॥ਕਾਹੂਜਾਪ
ਕਾਹੂਤਾਪਕਾਹੂਪੂਜਾਹੋਮਨੇਮ॥ਕਾਹੂਹੋਗਉਨੁਕਰਿਹੋ॥੨॥ਕਾਹੂਤੀਰਕਾਹੂਨੀਰਕਾਹੂਬੇਦਬੀਚਾਰ
॥ਨਾਨਕਾਭਗਤਿਪ੍ਰਿਅਹੋ॥੩॥੨॥੧੫੫॥ਗਉੜੀਮਹਲਾ੫ ॥ਗੁਨਕੀਰਤਿਨਿਧਿਮੋਰੀ
॥੧॥ਰਹਾਉ॥ਤੂਹੀਰਸਤੂੰਹੀਜਸਤੂੰਹੀਰੂਪਤੂਹੀਰੰਗ॥ਆਸਓਟਪ੍ਰਭਤੋਰੀ॥੧॥ਤੂਹੀਮਾਨਤੂੰਹੀ
ਧਨਤੂਹੀਪਤਿਤੂਹੀਪ੍ਰਾਨ॥ਗੁਰਿਤੂਟੀਲੈਜੋਰੀ॥੨॥ਤੂਹੀਗ੍ਰਿਹਿਤੂਹੀਬਨਿਤੂਹੀਗਾਉਤੂਹੀ
ਸੁਨਿ॥ਹੈਨਾਨਕਨੇਰਨੇਰੀ॥੩॥੩॥੧੫੬॥ਗਉੜੀਮਹਲਾ੫ ॥ਮਾਤੋਹਰਿਰੰਗਿ
ਮਾਤੋ॥੧॥ਰਹਾਉ॥ਓੁਹੀਪੀਓਓੁਹੀਖੀਓਗੁਰਹਿਦੀਓਦਾਨੁਕੀਓ॥ਉਆਹੂਸਿਉਮਨੁਰਾਤੋ॥
੧॥ਓੁਹੀਭਾਠੀਓੁਹੀਪੋਚਾਓੁਹੀਪਿਆਰੋਓੁਹੀਰੂਚਾ॥ਮਨਿਓਹੋਸੁਖੁਜਾਤੋ॥੨॥ਸਹਜਕੇਲ
ਅਨਦਖੇਲਰਹੇਫੇਰਭਏਮੇਲ॥ਨਾਨਕਗੁਰਸਬਦਿਪਰਾਤੋ॥੩॥੪॥੧੫੭॥
ਰਾਗੁਗੌੜੀਮਾਲਵਾਮਹਲਾ੫ ੴਸਤਿਗੁਰਪ੍ਰਸਾਦਿ॥
ਹਰਿਨਾਮੁਲੇਹੁਮੀਤਾਲੇਹੁ॥ਆਗੈਬਿਖਮਪੰਥੁਭੈਆਨ॥੧॥ਰਹਾਉ॥ਸੇਵਤਸੇਵਤਸਦਾਸੇ
ਵਿਤੇਰੈਸੰਗਿਬਸਤੁਹੈਕਾਲੁ॥ਕਰਿਸੇਵਾਤੂੰਸਾਧਕੀਹੋਕਾਟੀਐਜਮਜਾਲੁ॥੧॥ਹੋਮਜ
ਗਤੀਰਥਕੀਏਬਿਚਿਹਉਮੈਬਧੇਬਿਕਾਰ॥ਨਰਕੁਸੁਰਗੁਦੁਇਭੁੰਚਨਾਹੋਇਬਹੁਰਿਬਹੁ
ਰਿਅਵਤਾਰ॥੨॥ਸਿਵਪੁਰੀਬ੍ਰਹਮਇੰਦ੍ਰਪੁਰੀਨਿਹਚਲੁਕੋਥਾਉਨਾਹਿ॥ਬਿਨੁਹਰਿਸੇਵ
ਸੁਖੁਨਹੀਹੋਸਾਕਤਆਵਹਿਜਾਹਿ॥੩॥ਜੈਸੋਗੁਰਿਉਪਦੇਸਿਆਮੈਤੈਸੋਕਹਿਆਪੁਕਾਰਿ
॥ਨਾਨਕੁਕਹੈਸੁਨਿਰੇਮਨਾਕਰਿਕੀਰਤਨੁਹੋਇਉਧਾਰੁ॥੪॥੧॥੧੫੮॥
ਰਾਗੁਗਉੜੀਮਾਲਾਮਹਲਾ੫ ੴਸਤਿਗੁਰਪ੍ਰਸਾਦਿ॥
ਪਾਇਓਬਾਲਬੁਧਿਸੁਖੁਰੇ॥ਹਰਖਸੋਗਹਾਨਿਮਿਰਤੁਦੂਖਸੁਖਚਿਤਿਸਮਸਰਿਗੁਰਮਿ

ਲੇ॥੧॥ਰਹਾਉ॥ਜਉਲਉਹਉਕਿਛੁਸੋਚਉਚਿਤਵਉਤਉਲਉਦੁਖਨੁਭਰੇ॥ਜਉਕ੍ਰਿਪਾ
ਲਗੁਰੁਪੂਰਾਭੇਟਿਆਤਉਆਨਦਸਹਜੇ॥੧॥ਜੇਤੀਸਿਆਨਪਕਰਮਹਉਕੀਏਤੇਤੇਬੰ
ਧਪਰੇ॥ਜਉਸਾਧੂਕਰੁਮਸਤਕਿਧਰਿਓਤਬਹਮਮੁਕਤਭਏ॥੨॥ਜਉਲਉਮੇਰੋਮੇਰੋਕ
ਰਤੋਤਉਲਉਬਿਖੁਘੇਰੇ॥ਮਨੁਤਨੁਬੁਧਿਅਰਪੀਠਾਕੁਰਕਉਤਬਹਮਸਹਜਿਸੋਏ॥੩
॥ਜਉਲਉਪੋਟਉਠਾਈਚਲਿਅਉਤਉਲਉਡਾਨਭਰੇ॥ਪੋਟਡਾਰਿਗੁਰੁਪੂਰਾਮਿ
ਲਿਆਤਉਨਾਨਕਨਿਰਭਏ॥੪॥੧॥੧੫੯॥ਗਉੜੀਮਾਲਾਮਹਲਾ੫ ॥ਭਾਵ
ਨੁਤਿਆਗਿਓਰੀਤਿਆਗਿਓ॥ਤਿਆਗਿਓਮੈਗੁਰਮਿਲਿਤਿਆਗਿਓ॥ਸਰਬਸੁਖ
ਆਨੰਦਮੰਗਲਰਸਮਾਨਿਗੋਬਿੰਦੈਆਗਿਓ॥੧॥ਰਹਾਉ॥ਮਾਨੁਅਭਿਮਾਨੁਦੋਊਸਮਾਨੇ
ਮਸਤਕੁਡਾਰਿਗੁਰਪਾਗਿਓ॥ਸੰਪਤਹਰਖੁਨਆਪਤਦੂਖਾਰੰਗੁਠਾਕੁਰੈਲਾਗਿਓ॥੧॥
ਬਾਸਬਾਸਰੀਏਕੈਸੁਆਮੀਉਦਿਆਨਦ੍ਰਿਸਟਾਗਿਓ॥ਨਿਰਭਉਭਏਸੰਤਭ੍ਰਮੁਡਾਰਿਓ
ਪੂਰਨਸਰਬਾਗਿਓ॥੨॥ਜੋਕਿਛੁਕਰਤੈਕਾਰਣੁਕੀਨੋਮਨਿਬੁਰੋਨਲਾਗਿਓ॥ਸਾਧਸੰਗ
ਤਿਪਰਸਾਦਿਸੰਤਨਕੈਸੋਇਓਮਨੁਜਾਗਿਓ॥੩॥ਜਨਨਾਨਕਓੜਿਤੁਹਾਰੀਪਰਿਓਆ
ਇਓਸਰਣਾਗਿਓ॥ਨਾਮਰੰਗਸਹਜਰਸਮਾਣੇਫਿਰਿਦੂਖੁਨਲਾਗਿਓ॥੪॥੨॥੧੬੦
॥ਗਉੜੀਮਾਲਾਮਹਲਾ੫ ॥ਪਾਇਆਲਾਲੁਰਤਨੁਮਨਿਪਾਇਆ॥ਤਨੁਸੀ
ਤਲੁਮਨੁਸੀਤਲੁਥੀਆਸਤਿਗੁਰਸਬਦਿਸਮਾਇਆ॥੧॥ਰਹਾਉ॥ਲਾਥੀਭੂਖਤ੍ਰਿਸ
ਨਸਭਲਾਥੀਚਿੰਤਾਸਗਲਬਿਸਾਰੀ॥ਕਰੁਮਸਤਕਿਗੁਰਿਪੂਰੈਧਰਿਓਮਨੁਜੀਤੋਜਗੁ
ਸਾਰੀ॥੧॥ਤ੍ਰਿਪਤਿਅਘਾਇਰਹੇਰਿਦਅੰਤਰਿਡੋਲਨਤੇਅਬਚੂਕੇ॥ਅਖੁਟੁਖਜਾਨਾਸ
ਤਿਗੁਰਿਦੀਆਤੋਟਿਨਹੀਰੇਮੂਕੇ॥੨॥ਅਚਰਜੁਏਕੁਸੁਨਹੁਰੇਭਾਈਗੁਰਿਐਸੀਬੂਝ
ਬੁਝਾਈ॥ਲਾਹਿਪਰਦਾਠਾਕੁਰੁਜਉਭੇਟਿਓਤਉਬਿਸਰੀਤਾਤਿਪਰਾਈ॥੩॥ਕਹਿਓਨ
ਜਾਈਏਹੁਅਚੰਭਉਸੋਜਾਨੈਜਿਨਿਚਾਖਿਆ॥ਕਹੁਨਾਨਕਸਚਭਏਬਿਗਾਸਾਗੁਰਿਨਿ
ਧਾਨੁਰਿਦੈਲੈਰਾਖਿਆ॥੪॥੩॥੧੬੧॥ਗਉੜੀਮਾਲਾਮਹਲਾ੫ ॥ਉਬਰਤਰਾ
ਜਾਰਾਮਕੀਸਰਣੀ॥ਸਰਬਲੋਕਮਾਇਆਕੇਮੰਡਲਗਿਰਿਗਿਰਿਪਰਤੇਧਰਣੀ॥੧॥
ਰਹਾਉ॥ਸਾਸਤਸਿੰਮ੍ਰਿਤਿਬੇਦਬੀਚਾਰੇਮਹਾਪੁਰਖਨਇਉਕਹਿਆ॥ਬਿਨੁਹਰਿਭਜਨ

ਨਹੀਨਿਸਤਾਰਾਸੁਖੁਨਕਿਨਹੂੰਲਾਹਿਆ॥੧॥ਤੀਨਿਭਵਨਕੀਲਖਮੀਜੋਰੀਬੂਝਤਨਾਹੀਲਹਰੇ॥
ਬਿਨੁਹਰਿਭਗਤਿਕਹਾਥਿਤਿਪਾਵੈਫਿਰਤੋਪਹਰੇਪਹਰੇ॥੨॥ਅਨਿਕਬਿਲਾਸਕਰਤਮਨਮੋ
ਹਨਪੂਰਨਹੋਤਨਕਾਮਾ॥ਜਲਤੋਜਲਤੋਕਬਹੂਨਬੂਝਤਸਗਲਬ੍ਰਿਥੇਬਿਨੁਨਾਮਾ॥੩॥ਹ
ਰਿਕਾਨਾਮੁਜਪਹੁਮੇਰੇਮੀਤਾਇਹੈਸਾਰਸੁਖੁਪੂਰਾ॥ਸਾਧਸੰਗਤਿਜਨਮਮਰਣੁਨਿਵਾਰੈਨਾਨਕ
ਜਨਕੀਧੂਰਾ॥੪॥੪॥੧੬੨॥ਗਉੜੀਮਾਲਾਮਹਲਾ੫ ॥ਮੋਕਉਇਹਬਿਧਿਕੋਸਮ
ਝਾਵੈ॥ਕਰਤਾਹੋਇਜਨਾਵੈ॥੧॥ਰਹਾਉ॥ਅਨਜਾਨਤਕਿਛੁਇਨਹਿਕਮਾਨੋਜਪਤਪਕਛੂਨਸ
ਧਾ॥ਦਹਦਿਸਿਲੈਇਹੁਮਨੁਦਉਰਾਇਓਕਵਨਕਰਮਕਰਿਬਾਧਾ॥੧॥ਮਨਤਨਧਨਭੂਮਿ
ਕਾਠਾਕੁਰੁਹਉਇਸਕਾਇਹੁਮੇਰਾ॥ਭਰਮਮੋਹਕਛੁਸੂਝਸਿਨਾਹੀਇਹਪੈਖਰਪਏਪੈਰਾ॥੨॥
ਤਬਇਹੁਕਹਾਕਮਾਵਨਪਰਿਆਜਬਇਹੁਕਛੂਨਹੋਤਾ॥ਜਬਏਕਨਿਰੰਜਨਨਿਰੰਕਾਰ
ਪ੍ਰਭਸਭੁਕਿਛੁਆਪਹਿਕਰਤਾ॥੩॥ਅਪਨੇਕਰਤਬਆਪੇਜਾਨੈਜਿਨਿਇਹੁਰਚਨੁਰ
ਚਾਇਆ॥ਕਹੁਨਾਨਕਕਰਣਹਾਰੁਹੈਆਪੇਸਤਿਗੁਰਿਭਰਮੁਚੁਕਾਇਆ॥੪॥੫॥੧੬੩
॥ਗਉੜੀਮਾਲਾਮਹਲਾ੫ ॥ਹਰਿਬਿਨੁਅਵਰਕ੍ਰਿਆਬਿਰਥੇ॥ਜਪਤਪਸੰਜਮਕ
ਰਮਕਮਾਣੇਇਹਿਓਰੈਮੂਸੇ॥੧॥ਰਹਾਉ॥ਬਰਤਨੇਮਸੰਜਮਮਹਿਰਹਤਾਤਿਨਕਾਆਢੁਨਪਾਇ
ਆ॥ਆਗੈਚਲਣੁਅਉਰੁਹੈਭਾਈਊਂਹਾਕਾਮਿਨਆਇਆ॥੧॥ਤੀਰਥਿਨਾਇਅਰੁਧਰਣੀ
ਭ੍ਰਮਤਾਆਗੈਠਉਰਨਪਾਵੈ॥ਊਹਾਕਾਮਿਨਆਵੈਇਹਬਿਧਿਓਹੁਲੋਗਨਹੀਪਤੀਆਵੈ॥
੨॥ਚਤੁਰਬੇਦਮੁਖਬਚਨੀਉਚਰੈਆਗੈਮਹਲੁਨਪਾਈਐ॥ਬੂਝੈਨਾਹੀਏਕੁਸੁਧਾਖਰੁਓਹੁਸ
ਗਲੀਝਾਖਝਖਾਈਐ॥੩॥ਨਾਨਕੁਕਹਤੋਇਹੁਬੀਚਾਰਾਜਿਕਮਾਵੈਸੁਪਾਰਗਰਾਮੀ॥ਗੁਰੁਸੇ
ਵਹੁਅਰੁਨਾਮੁਧਿਆਵਹੁਤਿਆਗਹੁਮਨਹੁਗੁਮਾਨੀ॥੪॥੬॥੧੬੪॥ਗਉੜੀਮਾਲਾਮ
ਹਲਾ੫ ॥ਮਾਧਉਹਰਿਹਰਿਹਰਿਮੁਖਿਕਹੀਐ॥ਹਮਤੇਕਛੂਨਹੋਵੈਸੁਆਮੀਜਿਉਰ
ਖਹੁਤਿਉਰਹੀਐ॥੧॥ਰਹਾਉ॥ਕਿਆਕਿਛੁਕਰੈਕਿਕਰਣੈਹਾਰਾਕਿਆਇਸੁਹਾਥਿਬਿਚਾਰੇ
॥ਜਿਤੁਤੁਮਲਾਵਹੁਤਿਤਹੀਲਾਗਾਪੂਰਨਖਸਮਹਮਾਰੇ॥੧॥ਕਰਹੁਕ੍ਰਿਪਾਸਰਬਕੇਦਾਤੇ
ਏਕਰੂਪਲਿਵਲਾਵਹੁ॥ਨਾਨਕਕੀਬੇਨੰਤੀਹਰਿਪਹਿਅਪੁਨਾਨਾਮੁਜਪਾਵਹੁ॥੨॥੭॥੧
੬੫॥

ਰਾਗੁਗਉੜੀਮਾਝਮਹਲਾ੫ ੧ੴਸਤਿਗੁਰਪ੍ਰਸਾਦਿ॥ ॥ਦੀਨਦਇਆਲਦਮੋਦ ੧੦੮
ਰਰਾਇਆਜੀਉ॥ਕੋਟਿਜਨਾਕਰਿਸੇਵਲਗਾਇਆਜੀਉ॥ਭਗਤਵਛਲੁਤੇਰਾਬਿਰਦੁਰਖਾ
ਇਆਜੀਉ॥ਪੂਰਨਸਭਨੀਜਾਈਜੀਉ॥੧॥ਕਿਉਪੇਖਾਪ੍ਰੀਤਮੁਕਵਣਸੁਕਰਣੀਜੀਉ॥ਸੰ
ਤਾਦਾਸੀਸੇਵਾਚਰਣੀਜੀਉ॥ਇਹੁਜੀਉਵਤਾਈਬਲਿਬਲਿਜਾਈਜੀਉ॥ਤਿਸੁਨਿਵਿਨਿ
ਵਿਲਾਗਉਪਾਈਜੀਉ॥੨॥ਪੋਥੀਪੰਡਿਤਬੇਦਖੋਜੰਤਾਜੀਉ॥ਹੋਇਬੈਰਾਗੀਤੀਰਥਿਨਾਵੈ
ਤਾਜੀਉ॥ਗੀਤਨਾਦਕੀਰਤਨੁਗਾਵੰਤਾਜੀਉ॥ਹਰਿਨਿਰਭਉਨਾਮੁਧਿਆਈਜੀਉ॥੩॥ਭਏ
ਕ੍ਰਿਪਾਲਸੁਆਮੀਮੇਰੇਜੀਉ॥ਪਤਿਤਪਵਿਤਲਗਿਗੁਰਕੇਪੈਰੇਜੀਉ॥ਭ੍ਰਮੁਭਉਕਾਟਿਕੀ
ਏਨਿਰਵੈਰੇਜੀਉ॥ਗੁਰਿਮਨਕੀਆਸਪੂਰਾਈਜੀਉ॥੪॥ਜਿਨਿਨਾਉਪਾਇਆਸੋਧਨਵੰਤਾਜੀ
ਉ॥ਜਿਨਿਪ੍ਰਭੁਧਿਆਇਆਸੁਸੋਭਾਵੰਤਾਜੀਉ॥ਜਿਸੁਸਾਧੂਸੰਗਤਿਤਿਸੁਸਭਸੁਕਰਣੀ
ਜੀਉ॥ਜਨਨਾਨਕਸਹਜਿਸਮਾਈਜੀਉ॥੫॥੧॥੧੬੬॥ਗਉੜੀਮਾਝਮਹਲਾ੫
ਆਉਹਮਾਰੈਰਾਮਪਿਆਰੇਜੀਉ॥ਰੈਣਿਦਿਨਸੁਸਾਸਿਸਾਸਿਚਿਤਾਰੇਜੀਉ॥ਸੰਤਦੇਉਸੰਦੇਸ
ਪੈਚਰਣਾਰੇਜੀਉ॥ਤੁਧੁਬਿਨੁਕਿਤੁਬਿਧਿਤਰੀਐਜੀਉ॥੧॥ਸੰਗਿਤੁਮਾਰੈਮੈਕਰੇਅਨੰਦਾਜੀ
ਉ॥ਵਣਿਤ੍ਰਿਣਿਤ੍ਰਿਭਵਣਿਸੁਖਪਰਮਾਨੰਦਾਜੀਉ॥ਸੇਜਸੁਹਾਵੀਇਹੁਮਨੁਬਿਗਸੰਦਾ
ਜੀਉ॥ਪੇਖਿਦਰਸਨੁਇਹੁਸੁਖੁਲਹੀਐਜੀਉ॥੨॥ਚਰਣਪਖਾਰਿਕਰੀਨਿਤਸੇਵਾਜੀਉ॥
ਪੂਜਾਅਰਚਾਬੰਦਨਦੇਵਾਜੀਉ॥ਦਾਸਨਿਦਾਸੁਨਾਮੁਜਪਿਲੇਵਾਜੀਉ॥ਬਿਨਉਠਾਕੁਰਪਹਿ
ਕਹੀਐਜੀਉ॥੩॥ਇਛਪੁੰਨੀਮੇਰੀਮਨੁਤਨੁਹਰਿਆਜੀਉ॥ਦਰਸਨਪੇਖਤਸਭਦੁਖਪਰਹ
ਰਿਆਜੀਉ॥ਹਰਿਹਰਿਨਾਮੁਜਪੇਜਪਿਤਰਿਆਜੀਉ॥ਇਹੁਅਜਰੁਨਾਨਕਸੁਖੁਸਹੀਐ
ਜੀਉ॥੪॥੨॥੧੬੭॥ਗਉੜੀਮਾਝਮਹਲਾ੫ ॥ਸੁਣਿਸੁਣਿਸਾਜਨਮਨਮਿਤਪਿਆ
ਰੇਜੀਉ॥ਮਨੁਤਨੁਤੇਰਾਇਹੁਜੀਉਭਿਵਾਰੇਜੀਉ॥ਵਿਸਰੁਨਾਹੀਪ੍ਰਭਪ੍ਰਾਣਅਧਾਰੇਜੀਉ॥ਸ
ਦਾਤੇਰੀਸਰਣਾਈਜੀਉ॥੧॥ਜਿਸੁਮਿਲਿਐਮਨੁਜੀਵੈਭਾਈਜੀਉ॥ਗੁਰਪਰਸਾਦੀਸੋਹਰਿ
ਹਰਿਪਾਈਜੀਉ॥ਸਭਕਿਛੁਪ੍ਰਭਕਾਪ੍ਰਭਕੀਆਜਾਈਜੀਉ॥ਪ੍ਰਭਕਉਸਦਬਲਿਜਾਈਜੀ
ਉ॥੨॥ਏਹੁਨਿਧਾਨੁਜਪੈਵਡਭਾਗੀਜੀਉ॥ਨਾਮਨਿਰੰਜਨਏਕਲਿਵਲਾਗੀਜੀਉ॥ਗੁਰੁਪੂਰਾ
ਪਾਇਆਸਭੁਦੁਖੁਮਿਟਾਇਆਜੀਉ॥ਆਠਪਹਰਗੁਣਗਾਇਆਜੀਉ॥੩॥ਰਤਨਪਦ

ਰਖਹਰਿਨਾਮੁਤੁਮਾਰਾਜੀਉ॥ਤੂੰਸਚਾਸਾਹੁਭਗਤੁਵਣਜਾਰਾਜੀਉ॥ਹਰਿਧਨੁਰਾਸਿਸਚੁਵਾਪਾਰ
ਜੀਉ॥ਜਨਨਾਨਕਸਦਬਲਿਹਾਰਾਜੀਉ॥੪॥੩॥੧੬੮॥
ਰਾਗੁਗਉੜੀਮਾਝਮਹਲਾ੫ ੧ੴਸਤਿਗੁਰਪ੍ਰਸਾਦਿ॥
ਤੂੰਮੇਰਾਬਹੁਮਾਣੁਕਰਤੇਤੂੰਮੇਰਾਬਹੁਮਾਣੁ॥ਜੋਰਿਤੁਮਾਰੈਸੁਖਿਵਸਾਸਚੁਸਬਦੁਨੀਸਾਣੁ॥੧॥
ਰਹਾਉ॥ਸਭੇਗਲਾਜਾਤੀਆਸੁਣਿਕੈਚੁਪਕੀਆ॥ਕਦਹੀਸੁਰਤਿਨਲਧੀਆਮਾਇਆ
ਮੋਹੜੀਆ॥੧॥ਦੇਇਬੁਝਾਰਤਸਾਰਤਾਸੇਅਖੀਡਿਠੜਿਆ॥ਕੋਈਜਿਮੂਰਖੁਲੋਭੀਆ
ਮੂਲਿਨਸੁਣੀਕਹਿਆ॥੨॥ਇਕਸੁਦੁਹੁਚਹੁਕਿਆਗਣੀਸਭਇਕਤੁਸਾਦਿਮੁਠੀ॥ਇ
ਕੁਆਧੁਨਾਇਰਸੀਅੜਾਕਾਵਿਰਲੀਜਾਇਵੁਠੀ॥੩॥ਭਗਤਸਚੇਦਰਿਸੋਹਦੇਅਨਦ
ਕਰਹਿਦਿਨਰਾਤਿ॥ਰੰਗਿਰਤੇਪਰਮੇਸਰੈਜਨਨਾਨਕਤਿਨਬਲਿਜਾਤ॥੪॥੧॥੧੬੯॥ਗਉ
ੜੀਮਾਝਮਹਲਾ੫ ॥ਦੁਖਭੰਜਨੁਤੇਰਾਨਾਮੁਜੀਦੁਖਭੰਜਨੁਤੇਰਾਨਾਮੁ॥ਆਠਪਹਰ
ਆਰਾਧੀਐਪੂਰਨਸਤਿਗੁਰਗਿਆਨੁ॥੧॥ਰਹਾਉ॥ਜਿਤੁਘਟਿਵਸੈਪਾਰਬ੍ਰਹਮੁਸੋਈਸੁ
ਹਾਵਾਥਾਉ॥ਜਮਕੰਕਰੁਨੇੜਿਨਆਵਈਰਸਨਾਹਰਿਗੁਣਗਾਉ॥੨॥ਸੇਵਾਸੁਰਤਿਨਜਾ
ਣੀਆਨਾਜਾਪੈਆਰਾਧਿ॥ਓਟਤੇਰੀਜਗਜੀਵਨਾਮੇਰੇਠਾਕੁਰਅਗਮਅਗਾਧਿ॥੩॥ਭ
ਏਕ੍ਰਿਪਾਲਗੁਸਾਈਆਨਠੇਸੋਗਸੰਤਾਪ॥ਤਤੀਵਾਉਨਲਗਈਸਤਿਗੁਰਿਰਖੇਆਪਿ॥
੩॥ਗੁਰੁਨਾਰਾਇਣੁਦਯੁਗੁਰੁਗੁਰੁਸਚਾਸਿਰਜਣਹਾਰੁ॥ਗੁਰਿਤੁਠੈਸਭਕਿਛੁਪਾਇਆਜ
ਨਨਾਨਕਸਦਬਲਿਹਾਰ॥੪॥੨॥੧੭੦॥ਗਉੜੀਮਾਝਮਹਲਾ੫ ॥ਹਰਿਰਾਮ
ਰਾਮਰਾਮਾ॥ਜਪਿਪੂਰਨਹੋਏਕਾਮਾ॥੧॥ਰਹਾਉ॥ਰਾਮਗੋਬਿੰਦਜਪੇਦਿਆਹੋਆਮੁ
ਖੁਪਵਿਤ੍ਰੁ॥ਹਰਿਜਸੁਸੁਣੀਐਜਿਸਤੇਸੋਈਭਾਈਮਿਤ੍ਰੁ॥੧॥ਸਭਿਪਦਾਰਥਸਭਿਫਲ
ਸਰਬਗੁਣਾਜਿਸੁਮਾਹਿ॥ਕਿਉਗੋਬਿੰਦੁਮਨਹੁਵਿਸਾਰੀਐਜਿਸੁਸਿਮਰਤਦੁਖਜਾਹਿ॥
੨॥ਜਿਸੁਲੜਿਲਗਿਐਜੀਵੀਐਭਵਜਲੁਪਈਐਪਾਰਿ॥ਮਿਲਿਸਾਧੂਸੰਗਿਉਧਾਰੁ
ਹੋਇਮੁਖਊਜਲਦਰਬਾਰਿ॥੩॥ਜੀਵਨਰੂਪਗੋਪਾਲਜਸੁਸੰਤਜਨਾਕੀਰਾਸਿ॥ਨਾਨਕ
ਉਬਰੇਨਾਮੁਜਪਿਦਰਿਸਚੈਸਾਬਾਸਿ॥੪॥੩॥੧੭੧॥ਗਉੜੀਮਾਝਮਹਲਾ੫
ਮੀਠੇਹਰਿਗੁਣਗਾਉਜਿੰਦੂਤੂੰਮੀਠੇਹਰਿਗੁਣਗਾਉ॥ਸਚੇਸੇਤੀਰਤਿਆਮਿਲਿਆਨਿ

ਥਾਵੇਥਾਉ॥੧॥ਰਹਾਉ॥ਹੋਰਿਸਾਦਸਭਿਫਿਕਿਆਤਨੁਮਨੁਫਿਕਾਹੋਇ॥ਵਿਣੁਪਰਮੇਸਰ ੧੦੯
ਜੋਕਰੇਫਿਟੁਸੁਜੀਵਣੁਸੋਇ॥੧॥ਅੰਚਲੁਗਹਿਕੈਸਾਧਕਾਤਰਣਾਇਹੁਸੰਸਾਰੁ॥ਪਾਰਬ੍ਰ
ਹਮੁਆਰਾਧੀਐਉਧਰੈਸਭਪਰਵਾਰੁ॥੨॥ਸਾਜਨੁਬੰਧੁਸੁਮਿਤ੍ਰੁਸੋਹਰਿਨਾਮੁਹਿਰਦੈਦੇਇ॥
ਅਉਗਣਸਭਿਮਿਟਾਇਕੈਪਰਉਪਕਾਰੁਕਰੇਇ॥੩॥ਮਾਲੁਖਜਾਨਾਥੇਹੁਘਰੁਹਰਿਕੇਚ
ਰਣਨਿਧਾਨ॥ਨਾਨਕੁਜਾਚਕੁਦਰਿਤੇਰੈਪ੍ਰਭਤੁਧਨੋਮੰਗੈਦਾਨੁ॥੪॥੪॥੧੭੨॥੨੪੨ ਜੋੜੁ

੧ੴਸਤਿਗੁਰਪ੍ਰਸਾਦਿ॥ ਰਾਗੁਗਉੜੀਮਹਲਾ੯ ॥ਸਾਧੋਮਨਕਾਮਾਨੁਤਿਆਗ
ਉ॥ਕਾਮੁਕ੍ਰੋਧੁਸੰਗਤਿਦੁਰਜਨਕੀਤਾਤੇਅਹਿਨਿਸਿਭਾਗਉ॥੧॥ਰਹਾਉ॥ਸੁਖੁਦੁਖੁਦੋਨੋ
ਸਮਕਰਿਜਾਨੈਅਉਰੁਮਾਨੁਅਪਮਾਨਾ॥ਹਰਖਸੋਗਤੇਰਹੈਅਤੀਤਾਤਿਨਿਜਗਿਤਤੁਪਛਾਨ
॥੧॥ਉਸਤਤਿਨਿੰਦਾਦੋਊਤਿਆਗੈਖੋਜੈਪਦੁਨਿਰਬਾਨਾ॥ਜਨਨਾਨਕਇਹੁਖੇਲੁਕਠਨੁਹੈ
ਕਿਨਹੂੰਗੁਰਮੁਖਿਜਾਨਾ॥੨॥੧॥ਗਉੜੀਮਹਲਾ੯ ॥ਸਾਧੋਰਚਨਾਰਾਮਬਨਾਈ॥
ਇਕਿਬਿਨਸੈਇਕਅਸਥਿਰੁਮਾਨੈਅਚਰਜੁਲਖਿਓਨਜਾਈ॥੧॥ਰਹਾਉ॥ਕਾਮਕ੍ਰੋਧਮੋ
ਹਬਸਿਪ੍ਰਾਨੀਹਰਿਮੂਰਤਿਬਿਸਰਾਈ॥ਝੂਠਾਤਨੁਸਾਚਾਕਰਿਮਾਨਿਓਜਿਉਸੁਪਨਾਰੈਨਾਈ
॥੧॥ਜੋਦੀਸੈਸੋਸਗਲਬਿਨਾਸੈਜਿਉਬਾਦਰਕੀਛਾਈ॥ਜਨਨਾਨਕਜਗੁਜਾਨਿਓਮਿਥਿ
ਆਰਹਿਓਰਾਮਸਰਨਾਈ॥੨॥੨॥ਗਉੜੀਮਹਲਾ੯ ॥ਪ੍ਰਾਨੀਕਉਹਰਿਜਸੁਮ
ਨਿਨਹੀਆਵੈ॥ਅਹਿਨਿਸਿਮਗਨੁਰਹੈਮਾਇਆਮੈਕਹੁਕੈਸੇਗੁਨਗਾਵੈ॥੧॥ਰਹਾਉ॥ਪੂ
ਤਮੀਤਮਾਇਆਮਮਤਾਸਿਉਇਹਬਿਧਿਆਪੁਬੰਧਾਵੈ॥ਮ੍ਰਿਗਤ੍ਰਿਸਨਾਜਿਉਝੂਠੋਇ
ਹੁਜਗਦੇਖਿਤਾਸਿਉਉਠਿਧਾਵੈ॥੧॥ਭੁਗਤਿਮੁਕਤਿਕਾਕਾਰਨੁਸੁਆਮੀਮੂੜਤਾਹਿਬਿਸ
ਰਾਵੈ॥ਜਨਨਾਨਕਕੋਟਨਮੈਕੋਊਭਜਨੁਰਾਮਕੋਪਾਵੈ॥੨॥੩॥ਗਉੜੀਮਹਲਾ੯
॥ਸਾਧੋਇਹੁਮਨੁਗਹਿਓਨਜਾਈ॥ਚੰਚਲਤ੍ਰਿਸਨਾਸੰਗਿਬਸਤੁਹੈਯਾਤੇਥਿਰੁਨਰਹਾਈ
॥੧॥ਰਹਾਉ॥ਕਠਨਕਰੋਧਘਟਹੀਕੇਭੀਤਰਿਜਿਹਸੁਧਿਸਭਬਿਸਰਾਈ॥ਰਤਨੁਗਿਆ
ਨੁਸਭਕੋਹਿਰਿਲੀਨਾਤਾਸਿਉਕਛੁਨਬਸਾਈ॥੧॥ਜੋਗੀਜਤਨਕਰਤਸਭਹਾਰੇਗੁਨੀ
ਰਹੇਗੁਨਗਾਈ॥ਜਨਨਾਨਕਹਰਿਭਏਦਇਆਲਾਤਉਸਭਬਿਧਿਬਨਿਆਈ॥੨॥੪॥

॥ਗਉੜੀਮਹਲਾ੯ ॥ਸਾਧੋਗੋਬਿੰਦਕੇਗੁਨਗਾਵਉ॥ਮਾਨਸਜਨਮੁਅਮੋਲ
ਕੁਪਾਇਓਬਿਰਥਾਕਾਹਿਗਵਾਵਉ॥੧॥ਰਹਾਉ॥ਪਤਿਤਪੁਨੀਤਦੀਨਬੰਧਹਰਿਸਰਨਿ
ਤਾਹਿਤੁਮਆਵਉ॥ਗਜਕੋਤ੍ਰਾਸੁਮਿਟਿਓਜਿਹਸਿਮਰਤਤੁਮਕਾਹੇਬਿਸਰਾਵਉ॥੧॥
ਤਜਿਅਭਿਮਾਨੁਮੋਹਮਾਇਆਫੁਨਿਭਜਨਰਾਮਚਿਤੁਲਾਵਉ॥ਨਾਨਕਕਹਤਮੁਕਤਿ
ਪੰਥਇਹੁਗੁਰਮੁਖਿਹੋਇਤੁਮਪਾਵਉ॥੨॥੫॥ਗਉੜੀਮਹਲਾ੯ ॥ਕੋਊਮਾ
ਈਭੂਲਿਓਮਨੁਸਮਝਾਵੈ॥ਬੇਦਪੁਰਾਨਸਾਧਮਗਸੁਨਿਕਰਿਨਿਮਖਨਹਰਿਗੁਨਗਾਵੈ॥
੧॥ਰਹਾਉ॥ਦੁਰਲਭਦੇਹਪਾਇਮਾਨਸਕੀਬਿਰਥਾਜਨਮੁਸਿਰਾਵੈ॥ਮਾਇਆਮੋਹਮਹਾ
ਸੰਕਟਬਨਤਾਸਿਉਰੁਚਉਪਜਾਵੈ॥੧॥ਅੰਤਰਿਬਾਹਰਿਸਦਾਸੰਗਿਪ੍ਰਭੁਤਾਸਿਉਨੇਹੁ
ਨਲਾਵੈ॥ਨਾਨਕਮੁਕਤਿਤਾਹਿਤੁਮਮਾਨਹੁਜਿਹਘਟਿਰਾਮੁਸਮਾਵੈ॥੨॥੬॥ਗਉ
ੜੀਮਹਲਾ੯ ॥ਸਾਧੋਰਾਮਸਰਨਿਬਿਸਰਾਮਾ॥ਬੇਦਪੁਰਾਨਪੜੇਕੋਇਹਗੁਨਸਿ
ਮਰੇਹਰਿਕੋਨਾਮਾ॥੧॥ਰਹਾਉ॥ਲੋਭਮੋਹਮਾਇਆਮਮਤਾਫੁਨਿਅਉਬਿਖਿਅਨਕੀਸੇਵਾ॥ਹਰ
ਖਸੋਗਪਰਸੈਜਿਹਨਾਹਨਿਸੋਮੂਰਤਿਹੈਦੇਵਾ॥੧॥ਸੁਰਗਨਰਕਅੰਮ੍ਰਿਤਬਿਖੁਏਸਭਤਿਉਕੰਚਨ
ਅਰੁਪੈਸਾ॥ਉਸਤਤਿਨਿੰਦਾਏਸਮਜਾਕੈਲੋਭੁਮੋਹੁਫੁਨਿਤੈਸਾ॥੨॥ਦੁਖੁਸੁਖੁਏਬਾਧੇਜਿਹਨਾਹ
ਨਿਤਿਹਤੁਮਜਾਨਉਗਿਆਨੀ॥ਨਾਨਕਮੁਕਤਿਤਾਹਿਤੁਮਮਾਨਉਇਹਬਿਧਿਕੋਜੋਪ੍ਰਾਨੀ॥੩॥੭॥
॥ਗਉੜੀਮਹਲਾ੯ ॥ਮਨਰੇਕਹਾਭਇਓਤੈਬਉਰਾ॥ਅਹਿਨਿਸਿਅਉਧਘਟੈਨਹੀਜਾ
ਨੈਭਇਓਲੋਭਸੰਗਿਹਉਰਾ॥੧॥ਰਹਾਉ॥ਜੋਤਨੁਤੈਅਪਨੋਕਰਿਮਾਨਿਓਅਰੁਸੁੰਦਰਗ੍ਰਿਹਨਾ
ਰੀ॥ਇਨਮੈਕਛੁਤੇਰੋਰੇਨਾਹਨਿਦੇਖੋਸੋਚਬਿਚਾਰੀ॥੧॥ਰਤਨਜਨਮੁਅਪਨੋਤੈਹਾਰਿਓਗੋਬਿੰਦ
ਗਤਿਨਹੀਜਾਨੀ॥ਨਿਮਖਨਲੀਨਭਇਓਚਰਨਨ੍ਹਸਿੰਉਬਿਰਥਾਅਉਧਸਿਰਾਨੀ॥੨॥ਕਹੁਨਾਨਕ
ਸੋਈਨਰੁਸੁਖੀਆਰਾਮਨਾਮਗੁਨਗਾਵੈ॥ਅਉਰਸਗਲਜਗੁਮਾਇਆਮੋਹਿਆਨਿਰਭੈਪਦੁਨਹੀ
ਪਾਵੈ॥੩॥੮॥ਗਉੜੀਮਹਲਾ੯ ॥ਨਰਅਚੇਤਪਾਪਤੇਡਰੁਰੇ॥ਦੀਨਦਇਆਲਸਗਲਭੈ
ਭੰਜਨਸਰਨਿਤਾਹਿਤੁਮਪਰੁਰੇ॥੧॥ਰਹਾਉ॥ਬੇਦਪੁਰਾਨਜਾਸਗੁਨਗਾਵਤਤਾਕੋਨਾਮੁਹੀਐਮੋ
ਧਰੁਰੇ॥ਪਾਵਨਨਾਮੁਜਗਤਿਮੈਹਰਿਕੋਸਿਮਰਿਸਿਮਰਿਕਸਮਲਸਭੁਹਰੁਰੇ॥੧॥ਮਾਨਸਦੇਹਬਹੁਰਿ
ਨਹਪਾਵੈਕਛੂਉਪਾਉਮੁਕਤਿਕਾਕਰੁਰੇ॥ਨਾਨਕਕਹਤਗਾਇਕਰੁਨਾਮੈਭਵਸਾਗਰਕੈਪਾਰਿਉਤਰੁਰੇ॥

੯॥੨੫੧॥ਰਾਗੁਗਉੜੀਗੁਆਰੇਰੀਮਹਲਾ੧ਅਸਟਪਦੀਆ॥੧ਓਸਤਿਨਾਮੁਕਰਤਾਪੁਰਖੁਗੁਰਪ੍ਰਸਾਦਿ
॥ਨਿਧਿਸਿਧਿਨਿਰਮਲਨਾਮੁਬੀਚਾਰੁ॥ਪੂਰਨਪੂਰਿਰਹਿਆਬਿਖੁਮਾਰਿ॥ਤ੍ਰਿਕੁਟੀਛੂਟੀਬਿ
ਮਲਮਝਾਰਿ॥ਗੁਰਕੀਮਤਿਜੀਇਆਈਕਾਰਿ॥੧॥ਇਨਬਿਧਿਰਾਮਰਮਤਮਨੁਮਾਨਿਆ॥ਗਿ
ਆਨਅੰਜਨੁਗੁਰਸਬਦਿਪਛਾਨਿਆ॥੧॥ਰਹਾਉ॥ਇਕੁਸੁਖੁਮਾਨਿਆਸਹਜਿਮਿਲਾਇਆ॥
ਨਿਰਮਲਬਾਣੀਭਰਮੁਚੁਕਾਇਆ॥ਲਾਲਭਏਸੂਹਾਰੰਗੁਮਾਇਆ॥ਨਦਰਿਭਈਬਿਖੁਠਾ
ਕਿਰਹਾਇਆ॥੨॥ਉਲਟਭਈਜੀਵਤਮਰਿਜਾਗਿਆ॥ਸਬਦਿਰਵੇਮਨੁਹਰਿਸਿਉਲਾ
ਗਿਆ॥ਰਸੁਸੰਗ੍ਰਹਿਬਿਖੁਪਰਹਰਿਤਿਆਗਿਆ॥ਭਾਇਬਸੇਜਮਕਾਭਉਭਾਗਿਆ॥
੩॥ਸਾਦਰਹੇਬਾਦੰਅਹੰਕਾਰਾ॥ਚਿਤੁਹਰਿਸਿਉਰਾਤਾਹੁਕਮਿਅਪਾਰਾ॥ਜਾਤਿਰਹੇਪਤਿਕੇਆ
ਚਾਰਾ॥ਦ੍ਰਿਸਟਿਭਈਸੁਖੁਆਤਮਧਾਰਾ॥੪॥ਤੁਝਬਿਨੁਕੋਇਨਦੇਖਉਮੀਤੁ॥ਕਿਸੁਸੇਵ
ਉਕਿਸੁਦੇਵਉਚੀਤੁ॥ਕਿਸੁਪੂਛਉਕਿਸੁਲਾਗਉਪਾਇ॥ਕਿਸੁਉਪਦੇਸਿਰਹਾਲਿਵਲਾ
ਇ॥੫॥ਗੁਰਸੇਵੀਗੁਰਲਾਗਉਪਾਇ॥ਭਗਤਿਕਰੀਰਾਚਉਹਰਿਨਾਇ॥ਸਿਖਿਆਦੀਖਿ
ਆਭੋਜਨਭਾਉ॥ਹੁਕਮਿਸੰਜੋਗੀਨਿਜਘਰਿਜਾਉ॥੬॥ਗਰਬਗਤੰਸੁਖਆਤਮਧਿਆਨਾ॥
ਜੋਤਿਭਈਜੋਤੀਮਾਹਿਸਮਾਨਾ॥ਲਿਖਤੁਮਿਟੈਨਹੀਸਬਦੁਨੀਸਾਨਾ॥ਕਰਤਾਕਰਣਾਕਰਤਾ
ਜਾਨਾ॥੭॥ਨਹਪੰਡਿਤੁਨਹਚਤੁਰੁਸਿਆਨਾ॥ਨਹਭੂਲੋਨਹਭਰਮਿਭੁਲਾਨਾ॥ਕਥਉਨਕਥ
ਨੀਹੁਕਮੁਪਛਾਨਾ॥ਨਾਨਕਗੁਰਮਤਿਸਹਜਿਸਮਾਨਾ॥੮॥੧॥ਗਉੜੀਗੁਆਰੇਰੀਮਹਲਾ੧
॥ਮਨੁਕੁੰਚਰੁਕਾਇਆਉਦਿਆਨੈ॥ਗੁਰੁਅੰਕਸੁਸਚੁਸਬਦੁਨੀਸਾਨੈ॥ਰਾਜਦੁਆਰੈ
ਸੋਭਸੁਮਾਨੈ॥੧॥ਚਤੁਰਾਈਨਹਚੀਨਿਆਜਾਇ॥ਬਿਨੁਮਾਰੇਕਿਉਕੀਮਤਿਪਾਇ॥੧॥ਰਹ
ਉ॥ਘਰਮਹਿਅੰਮ੍ਰਿਤੁਤਸਕਰੁਲੇਈ॥ਨੰਨਾਕਾਰੁਨਕੋਇਕਰੇਈ॥ਰਾਖੈਆਪਿਵਡਿਆਈ
ਦੇਈ॥੨॥ਨੀਲਅਨੀਲਅਗਨਿਇਕਠਾਈ॥ਜਲਿਨਿਵਰੀਗੁਰਿਬੂਝਬੁਝਾਈ॥ਮਨੁ
ਦੇਲੀਆਰਹਸਿਗੁਣਗਾਈ॥੩॥ਜੈਸਾਘਰਿਬਾਹਰਿਸੋਤੈਸਾ॥ਬੈਸਿਗੁਫਾਮਹਿਆਖਉ
ਕੈਸਾ॥ਸਾਗਰਿਡੂਗਰਿਨਿਰਭਉਐਸਾ॥੪॥ਮੂਏਕਉਕਹੁਮਾਰੇਕਉਨੁ॥ਨਿਡਰੇਕਉਕੈਸਾਡਰੁ
ਕਵਨੁ॥ਸਬਦਿਪਛਾਨੈਤੀਨੇਭਉਨੁ॥੫॥ਜਿਨਿਕਹਿਆਤਿਨਿਕਹਨੁਵਖਾਨਿਆ॥
ਜਿਨਿਬੂਝਿਆਤਿਨਿਸਹਜਿਪਛਾਨਿਆ॥ਦੇਖਿਬੀਚਾਰਿਮੇਰਾਮਨੁਮਾਨਿਆ॥੬॥ਕੀ

ਗਤਿਜੁਗਤਿਮੁਕਤਿਇਕਨਾਈ॥ਤਹੀਨਿਰੰਜਨੁਰਹਿਆਸਮਾਈ॥੭॥ਨਿਜਘਰਿਬਿਆਪਿ
ਰਹਿਆਨਿਜਠਾਈ॥ਉਸਤਤਿਕਰਹਿਕੇਤੇਮੁਨਿਪ੍ਰੀਤਿ॥ਤਨਿਮਨਿਸੂਚੈਸਾਚੁਸੁਚੀਤਿ
॥ਨਾਨਕਹਰਿਭਜੁਨੀਤਾਨੀਤਿ॥੮॥੨॥ਗਉੜੀਗੁਆਰੇਰੀਮਹਲਾ੧ ॥ਨਾਮ
ਨੁਮਰੈਨਕਾਰਜੁਹੋਇ॥ਮਨੁਵਸਿਦੂਤਾਦੁਰਮਤਿਦੋਇ॥ਮਨੁਮਾਨੈਗੁਰਤੇਇਕੁਹੋਇ॥ਨਿ
ਰਗੁਣਰਾਮੁਗੁਣਹਵਸਿਹੋਇ॥ਆਪੁਨਿਵਾਰਿਬੀਚਾਰੇਸੋਇ॥੧॥ਰਹਾਉ॥ਮਨੁਭੂਲੋ
ਬਹੁਚਿਤੈਵਿਕਾਰੁ॥ਮਨੁਭੂਲੋਸਿਰਿਆਵੈਭਾਰੁ॥ਮਨੁਮਾਨੈਹਰਿਏਕੰਕਾਰੁ॥੨॥ਮਨੁਭੂ
ਲੋਮਾਇਆਘਰਿਜਾਇ॥ਕਾਮਿਬਿਰੂਧਉਰਹੈਨਠਾਇ॥ਹਰਿਭਜੁਪ੍ਰਾਣੀਰਸਨਰਸਾ
ਇ॥੩॥ਗੈਵਰਹੈਵਰਕੰਚਨਸੁਤਨਾਰੀ॥ਬਹੁਚਿੰਤਾਪਿੜਚਾਲੈਹਾਰੀ॥ਜੂਐਖੇਲ
ਣੁਕਾਚੀਸਾਰੀ॥੪॥ਸੰਪਉਸੰਚੀਭਏਵਿਕਾਰ॥ਹਰਖਸੋਕਉਭੇਦਰਵਾਰਿ॥ਸੁਖੁਸਹ
ਜੇਜਪਿਰਿਦੈਮੁਰਾਰਿ॥੫॥ਨਦਰਿਕਰੇਤਾਮੇਲਿਮਿਲਾਏ॥ਗੁਣਸੰਗ੍ਰਹਿਅਉਗਣਸ
ਬਦਿਜਲਾਏ॥ਗੁਰਮੁਖਿਨਾਮੁਪਦਾਰਥੁਪਾਏ॥੬॥ਬਿਨੁਨਾਵੈਸਭਦੂਖਨਿਵਾਸੁ॥
ਮਨਮੁਖਮੂੜਮਾਇਆਚਿਤਵਾਸੁ॥ਗੁਰਮੁਖਿਗਿਆਨੁਧੁਰਿਕਰਮਿਲਿਖਿਆਸੁ॥
੭॥ਮਨੁਚੰਚਲੁਧਾਵਤੁਫੁਨਿਧਾਵੈ॥ਸਾਚੇਸੂਚੇਮੈਲੁਨਭਾਵੈ॥ਨਾਨਕਗੁਰਮੁਖਿਹਰਿ
ਗੁਣਗਾਵੈ॥੮॥੩॥ਗਉੜੀਗੁਆਰੇਰੀਮਹਲਾ੧ ॥ਹਉਮੈਕਰਤਿਆਨਹਸੁ
ਖੁਹੋਇ॥ਮਨਮਤਿਝੂਠੀਸਚਾਸੋਇ॥ਸਗਲਬਿਗੂਤੇਭਾਵੈਦੋਇ॥ਸੋਕਮਾਵੈਧੁਰਿ
ਲਿਖਿਆਹੋਇ॥੧॥ਐਸਾਜਗੁਦੇਖਿਆਜੂਆਰੀ॥ਸਭਿਸੁਖਮਾਗੈਨਾਮੁਬਿਸਾਰੀ
॥੧॥ਰਹਾਉ॥ਅਦਿਸਟੁਦਿਸੈਤਾਕਹਿਆਜਾਇ॥ਬਿਨੁਦੇਖੇਕਹਣਾਬਿਰਥਾਜਾਇ
॥ਗੁਰਮੁਖਿਦੀਸੈਸਹਜਿਸੁਭਾਇ॥ਸੇਵਾਸੁਰਤਿਏਕਲਿਵਲਾਇ॥੨॥ਸੁਖੁਮਾਂਗ
ਤਦੁਖੁਆਗਲਹੋਇ॥ਸਗਲਵਿਕਾਰੀਹਾਰੁਪਰੋਇ॥ਏਕਬਿਨਾਝੂਠੇਮੁਕਤਿਨਹੋ
ਇ॥ਕਰਿਕਰਿਕਰਤਾਦੇਖੈਸੋਇ॥੩॥ਤ੍ਰਿਸਨਾਅਗਨਿਸਬਦਿਬੁਝਾਏ॥ਦੂਜਾਭ
ਰਮੁਸਹਜਿਸੁਭਾਏ॥ਗੁਰਮਤੀਨਾਮੁਰਿਦੈਵਸਾਏ॥ਸਾਚੀਬਾਣੀਹਰਿਗੁਣਗਾਏ
॥੪॥ਤਨਮਹਿਸਾਚੋਗੁਰਮੁਖਿਭਾਉ॥ਨਾਮਬਿਨਾਨਾਹੀਨਿਜਠਾਉ॥ਪ੍ਰੇਮਪਰਾਇ
ਣਪ੍ਰੀਤਮਰਾਉ॥ਨਦਰਿਕਰੇਤਾਬੂਝੈਨਾਉ॥੫॥ਮਾਇਆਮੋਹੁਸਰਬਜੰਜਾਲਾ

ਮਨਮੁਖਕੁਚੀਲਕੁਛਿਤਬਿਕਰਾਲਾ॥ਸਤਿਗੁਰੁਸੇਵੈਚੂਕੈਜੰਜਾਲਾ॥ਅੰਮ੍ਰਿਤਨਾਮੁਸਦਾਸੁਖੁ
ਨਾਲਾ॥੬॥ਗੁਰਮੁਖਿਬੂਝੈਏਕਲਿਵਲਾਏ॥ਨਿਜਘਰਿਵਾਸੈਸਾਚਿਸਮਾਏ॥ਜੰਮਣੁਮਰਣ
ਠਾਕਿਰਹਾਏ॥ਪੂਰੇਗੁਰਤੇਇਹਮਤਿਪਾਏ॥੭॥ਕਥਨੀਕਥਉਨਆਵੈਓਰੁ॥ਗੁਰੁਪੁਛਿਦੇਖਿਆ
ਨਾਹੀਦਰੁਹੋਰੁ॥ਦੁਖੁਸੁਖੁਭਾਣੈਤਿਸੈਰਜਾਇ॥ਨਾਨਕੁਨੀਚੁਕਹੈਲਿਵਲਾਇ॥੮॥੪॥ਗਉੜੀ
ਮਹਲਾ੧ ॥ਦੂਜੀਮਾਇਆਜਗਤਚਿਤਵਾਸੁ॥ਕਾਮਕ੍ਰੋਧਅਹੰਕਾਰਬਿਨਾਸੁ॥੧॥
ਦੂਜਾਕਉਣੁਕਹਾਨਹੀਕੋਈ॥ਸਭਮਹਿਏਕੁਨਿਰੰਜਨੁਸੋਈ॥੧॥ਰਹਾਉ॥ਦੂਜੀਦੁਰਮਤਿਆਖੈ
ਦੋਇ॥ਆਵੈਜਾਇਮਰਿਦੂਜਾਹੋਇ॥੨॥ਧਰਣਿਗਗਨਨਹਦੇਖਉਦੋਇ॥ਨਾਰੀਪੁਰਖਸਬਾ
ਈਲੋਇ॥੩॥ਰਵਿਸਸਿਦੇਖਉਦੀਪਕਉਜਿਆਲਾ॥ਸਰਬਨਿਰੰਤਰਿਪ੍ਰੀਤਮੁਬਾਲਾ॥੪॥
ਕਰਿਕਿਰਪਾਮੇਰਾਚਿਤੁਲਾਇਆ॥ਸਤਿਗੁਰਿਮੋਕਉਏਕੁਬੁਝਾਇਆ॥੫॥ਏਕੁਨਿਰੰਜਨੁਗੁ
ਰਮੁਖਿਜਾਤਾ॥ਦੂਜਾਮਾਰਿਸਬਦਿਪਛਾਤਾ॥੬॥ਏਕੋਹੁਕਮੁਵਰਤੈਸਭਲੋਈ॥ਏਕਸੁਤੇਸਭ
ਓਪਤਿਹੋਈ॥੭॥ਰਾਹਦੋਵੈਖਸਮੁਏਕੋਜਾਣੁ॥ਗੁਰਕੈਸਬਦਿਹੁਕਮੁਪਛਾਣੁ॥੮॥ਸਗਲ
ਰੂਪਵਰਨਮਨਮਾਹੀ॥ਕਹੁਨਾਨਕਏਕੋਸਾਲਾਹੀ॥੯॥੫॥ਗਉੜੀਮਹਲਾ੧ ॥ਅਧਿ
ਆਤਮਕਰਮਕਰੇਤਾਸਾਚਾ॥ਮੁਕਤਿਭੇਦੁਕਿਆਜਾਣੈਕਾਚਾ॥੧॥ਐਸਾਜੋਗੀਜੁਗਤਿਬੀ
ਚਾਰੈ॥ਪੰਚਮਾਰਿਸਾਚੁਉਰਿਧਾਰੈ॥੧॥ਰਹਾਉ॥ਜਿਸਕੈਅੰਤਰਿਸਾਚੁਵਸਾਵੈ॥ਜੋਗਜੁ
ਗਤਿਕੀਕੀਮਤਿਪਾਵੈ॥੨॥ਰਵਿਸਸਿਏਕੋਗ੍ਰਿਹਉਦਿਆਨੈ॥ਕਰਣੀਕੀਰਤਿਕਰਮਸ
ਮਾਨੈ॥੩॥ਏਕਸਬਦਇਕਭਿਖਿਆਮਾਗੈ॥ਗਿਆਨੁਧਿਆਨੁਜੁਗਤਿਸਚੁਜਾਗੈ॥੪॥ਭੈ
ਰਚਿਰਹੈਨਬਾਹਰਿਜਾਇ॥ਕੀਮਤਿਕਉਣਰਹੈਲਿਵਲਾਇ॥੫॥ਆਪੇਮੇਲੇਭਰਮੁਚੁ
ਕਾਏ॥ਗੁਰਪਰਸਾਦਿਪਰਮਪਦੁਪਾਏ॥੬॥ਗੁਰਕੀਸੇਵਾਸਬਦੁਵੀਚਾਰੁ॥ਹਉਮੈਮਾਰੇਕ
ਰਣੀਸਾਰੁ॥੭॥ਜਪਤਪਸੰਜਮਪਾਠਪੁਰਾਣੁ॥ਕਹੁਨਾਨਕਅਪਰੰਪਰਮਾਨੁ॥੮॥੬॥ਗਉ
ੜੀਮਹਲਾ੧ ॥ਖਿਮਾਗਹੀਬ੍ਰਤੁਸੀਲਸੰਤੋਖੰ॥ਰੋਗੁਨਬਿਆਪੈਨਾਜਮਦੋਖੰ॥ਮੁਕ
ਤਭਏਪ੍ਰਭਰੂਪਨਰੇਖੰ॥੧॥ਜੋਗੀਕਉਕੈਸਾਡਰੁਹੋਇ॥ਰੂਖਿਬਿਰਖਿਗ੍ਰਿਹਿਬਾਹਰਿਸੋਇ
॥੧॥ਰਹਾਉ॥ਨਿਰਭਉਜੋਗੀਨਿਰੰਜਨੁਧਿਆਵੈ॥ਅਨਦਿਨੁਜਾਗੈਸਚਿਲਿਵਲਾਵੈ॥ਸੋ
ਜੋਗੀਮੇਰੈਮਨਿਭਾਵੈ॥੨॥ਕਾਲੁਜਾਲੁਬ੍ਰਹਮਅਗਨੀਜਾਰੇ॥ਜਰਾਮਰਣਗਤੁਗਰਬੁਨਿ

ਵਾਰੇ॥ਆਪਿਤਰੈਪਿਤਰੀਨਿਸਤਾਰੇ॥੩॥ਸਤਿਗੁਰੁਸੇਵੇਸੋਜੋਗੀਹੋਇ॥ਭੈਰਚਿਰਹੈਸੁ
ਨਿਰਭਉਹੋਇ॥ਜੈਸਾਸੇਵੈਤੈਸੋਹੋਇ॥੪॥ਨਰੁਨਿਹਕੇਵਲੁਨਿਰਭਉਨਾਉ॥ਅਨਾਥਹ
ਥਕਰੇਬਲਿਜਾਉ॥ਪੁਨਰਪਿਜਨਮੁਨਾਹੀਗੁਣਗਾਉ॥੫॥ਅੰਤਰਿਬਾਹਰਿਏਕੋਜਾਣੈ॥ਗੁਰ
ਕੈਸਬਦੇਆਪੁਪਛਾਣੈ॥ਸਾਚੈਸਬਦਿਦਰਿਨੀਸਾਣੈ॥੬॥ਸਬਦਿਮਰੈਤਿਸੁਨਿਜਘਰਿਵ
ਾਸਾ॥ਆਵੈਨਜਾਵੈਚੂਕੈਆਸਾ॥ਗੁਰਕੈਸਬਦਿਕਮਲੁਪਰਗਾਸਾ॥੭॥ਜੋਦੀਸੈਸੋਆਸ
ਰਾਸਾ॥ਕਾਮਕ੍ਰੋਧਬਿਖੁਭੂਖਪਿਆਸਾ॥ਨਾਨਕਬਿਰਲੇਮਿਲਹਿਉਦਾਸਾ॥੮॥੧੧॥ਗਉੜੀ
ਮਹਲਾ੧ ॥ਐਸੋਦਾਸੁਮਿਲੈਸੁਖੁਹੋਈ॥ਦੁਖੁਵਿਸਰੈਪਾਵੈਸਚੁਸੋਈ॥੧॥ਦਰਸਨੁ
ਦੇਖਿਭਈਮਤਿਪੂਰੀ॥ਅਠਸਠਿਮਜਨੁਚਰਨਹਧੂਰੀ॥੧॥ਰਹਾਉ॥ਨੇਤ੍ਰਸੰਤੋਖੇਏਕਲਿਵ
ਤਾਰਾ॥ਜਿਹਵਾਸੂਚੀਹਰਿਰਸਸਾਰਾ॥੨॥ਸਚੁਕਰਣੀਅਭਅੰਤਰਿਸੇਵਾ॥ਮਨੁਤ੍ਰਿਪਤਾਸ
ਆਅਲਖਅਭੇਵਾ॥੩॥ਜਹਜਹਦੇਖਉਤਹਤਹਸਾਚਾ॥ਬਿਨੁਬੂਝੇਝਗਰਤਜਗੁਕਾਚ
ਾ॥੪॥ਗੁਰੁਸਮਝਾਵੈਸੋਝੀਹੋਈ॥ਗੁਰਮੁਖਿਵਿਰਲਾਬੂਝੈਕੋਈ॥੫॥ਕਰਿਕਿਰਪਾਰਖਹੁ
ਰਖਵਾਲੇ॥ਬਿਨੁਬੂਝੇਪਸੂਭਏਬੇਤਾਲੇ॥੬॥ਗੁਰਿਕਹਿਆਅਵਰੁਨਹੀਦੂਜਾ॥ਕਿਸੁ
ਕਹੁਦੇਖਿਕਰਉਅਨਪੂਜਾ॥੭॥ਸੰਤਹੇਤਿਪ੍ਰਭਿਤ੍ਰਿਭਵਣਧਾਰੇ॥ਆਤਮੁਚੀਨੈਸੁਤਤੁਬੀ
ਚਾਰੇ॥੮॥ਸਾਚੁਰਿਦੈਸਚੁਪ੍ਰੇਮਨਿਵਾਸ॥ਪ੍ਰਣਵਤਿਨਾਨਕਹਮਤਾਕੇਦਾਸ॥੯॥੧੨॥ਗ
ਉੜੀਮਹਲਾ੧ ॥ਬ੍ਰਹਮੈਗਰਬੁਕੀਆਨਹੀਜਾਨਿਆ॥ਬੇਦਕੀਬਿਪਤਿਪੜੀ
ਪਛੁਤਾਨਿਆ॥ਜਹਪ੍ਰਭਸਿਮਰੈਤਹੀਮਨੁਮਾਨਿਆ॥੧॥ਐਸਾਗਰਬੁਬੁਰਾਸੰਸਾਰੈ
॥ਜਿਸੁਗੁਰੁਮਿਲੈਤਿਸੁਗਰਬੁਨਿਵਾਰੈ॥੧॥ਰਹਾਉ॥ਬਲਿਰਾਜਾਮਾਇਆਅਹੰਕਾ
ਰੀ॥ਜਗਨਕਰੈਬਹੁਭਾਰਅਫਾਰੀ॥ਬਿਨੁਗੁਰਪੂਛੇਜਾਇਪਇਆਰੀ॥੨॥ਹਰੀਚੰ
ਦੁਦਾਨੁਕਰੈਜਸੁਲੇਵੈ॥ਬਿਨੁਗੁਰਅੰਤੁਨਪਾਇਅਭੇਵੈ॥ਆਪਿਭੁਲਾਇਆਪੇਮ
ਤਿਦੇਵੈ॥੩॥ਦੁਰਮਤਿਹਰਣਾਖਸੁਦੁਰਾਚਾਰੀ॥ਪ੍ਰਭੁਨਾਰਾਇਣੁਗਰਬਪ੍ਰਹਾਰੀ॥ਪ੍ਰ
ਹਲਾਦਉਧਾਰੇਕਿਰਪਾਧਾਰੀ॥੪॥ਭੂਲੋਰਾਵਣੁਮੁਗਧੁਅਚੇਤਿ॥ਲੂਟੀਲੰਕਾਸੀ
ਸਸਮੇਤਿ॥ਗਰਬਿਗਇਆਬਿਨੁਸਤਿਗੁਰਹੇਤਿ॥੫॥ਸਹਸਬਾਹੁਮਧੁਕੀਟਮਹਿ
ਖਾਸਾ॥ਹਰਣਾਖਸੁਲੇਨਖਹੁਬਿਧਾਸਾ॥ਦੈਤਸੰਘਾਰੇਬਿਨੁਭਗਤਿਅਭਿਆਸਾ॥੬

॥ਜਰਾਸੰਧਿਕਾਲਜਮੁਨਸੰਘਾਰੇ॥ਰਕਤਬੀਜੁਕਾਲੁਨੇਮੁਬਿਦਾਰੇ॥ਦੈਤਸੰਘਾਰਿਸੰਤਨਿ
ਸਤਾਰੇ॥੭॥ਆਪੇਸਤਿਗੁਰੁਸਬਦੁਬੀਚਾਰੇ॥ਦੂਜੈਭਾਇਦੈਤਸੰਘਾਰੇ॥ਗੁਰਮੁਖਿਸਾ
ਚਿਭਗਤਿਨਿਸਤਾਰੇ॥੮॥ਬੂਡਾਦੁਰਜੋਧਨੁਪਤਿਖੋਈ॥ਰਾਮੁਨਜਾਨਿਆਕਰਤਾਸੋਈ॥
ਜਨਕਉਦੂਖਿਪਚੈਦੁਖੁਹੋਈ॥੯॥ਜਨਮੇਜੈਗੁਰਸਬਦੁਨਜਾਨਿਆ॥ਕਿਉਸੁਖੁਪਾਵੈ
ਭਰਮਿਭੁਲਾਨਿਆ॥ਇਕੁਤਿਲੁਭੂਲੇਬਹੁਰਿਪਛੁਤਾਨਿਆ॥੧੦॥ਕੰਸੁਕੇਸੁਚਾਂਡੂਰ
ਨਕੋਈ॥ਰਾਮੁਨਚੀਨਿਆਅਪਨੀਪਤਿਖੋਈ॥ਬਿਨੁਜਗਦੀਸਨਰਾਖੈਕੋਈ॥੧੧॥ਬਿਨੁ
ਗੁਰਗਰਬੁਨਮੇਟਿਆਜਾਇ॥ਗੁਰਮਤਿਧਰਮੁਧੀਰਜੁਹਰਿਨਾਇ॥ਨਾਨਕਨਾਮੁਮਿਲੈਗੁ
ਣਗਾਇ॥੧੨॥੯॥ਗਉੜੀਮਹਲਾ੧ ॥ਚੋਆਚੰਦਨੁਅੰਕਿਚੜਾਵਉ॥ਪਾਟ
ਪਟੰਬਰਪਹਿਰਿਹਢਾਵਉ॥ਬਿਨੁਹਰਿਨਾਮਕਹਾਸੁਖੁਪਾਵਉ॥੧॥ਕਿਆਪਹਿਰਉਕਿ
ਆਓਢਿਦਿਖਾਵਉ॥ਬਿਨੁਜਗਦੀਸਕਹਾਸੁਖੁਪਾਵਉ॥੧॥ਰਹਾਉ॥ਕਾਨੀਕੁੰਡਲਗ
ਲਿਮੋਤੀਅਨਕੀਮਾਲਾ॥ਲਾਲਨਿਹਾਲੀਫੂਲਗੁਲਾਲਾ॥ਬਿਨੁਜਗਦੀਸਕਹਾਸੁ
ਖੁਭਾਲਾ॥੨॥ਨੈਨਸਲੋਨੀਸੁੰਦਰਨਾਰੀ॥ਖੋੜਸੀਗਾਰਕਰੈਅਤਿਪਿਆਰੀ॥ਬਿਨੁਜਗ
ਦੀਸਭਜੇਨਿਤਖੁਆਰੀ॥੩॥ਦਰਘਰਮਹਲਾਸੇਜਸੁਖਾਲੀ॥ਅਹਿਨਿਸਿਫੂਲਬਿ
ਛਾਵੈਮਾਲੀ॥ਬਿਨੁਹਰਿਨਾਮਸੁਦੇਹਦੁਖਾਲੀ॥੪॥ਹੈਵਰਗੈਵਰਨੇਜੇਵਾਜੇ॥ਲਸ
ਕਰਨੇਬਖਵਾਸੀਪਾਜੇ॥ਬਿਨੁਜਗਦੀਸਝੂਠੇਦਿਵਾਜੇ॥੫॥ਸਿਧੁਕਹਾਵਉਰਿਧਿਸਿ
ਧਿਬੁਲਾਵਉ॥ਤਾਜਕੁਲਹਸਿਰਿਛਤ੍ਰੁਬਨਾਵਉ॥ਬਿਨੁਜਗਦੀਸਕਹਾਸਚੁਪਾਵ
ਉ॥੬॥ਖਾਨੁਮਲੂਕੁਕਹਾਵਉਰਾਜਾ॥ਅਬੇਤਬੇਕੂੜੈਹੈਪਾਜਾ॥ਬਿਨੁਗੁਰਸਬਦਨ
ਸਵਰਸਿਕਾਜਾ॥੭॥ਹਉਮੈਮਮਤਾਗੁਰਸਬਦਿਵਿਸਾਰੀ॥ਗੁਰਮਤਿਜਾਨਿਆਰਿ
ਦੈਮੁਰਾਰੀ॥ਪ੍ਰਣਵਤਿਨਾਨਕਸਰਣਿਤੁਮਾਰੀ॥੮॥੧੦॥ਗਉੜੀਮਹਲਾ੧
॥ਸੇਵਾਏਕਨਜਾਨਸਿਅਵਰੇ॥ਪਰਪੰਚਬਿਆਧਿਤਿਆਗੈਕਵਰੇ॥ਭਾਇਮਿਲੈ
ਸਚੁਸਾਚੈਸਚੁਰੇ॥੧॥ਐਸਾਰਾਮਭਗਤੁਜਨੁਹੋਈ॥ਹਰਿਗੁਣਗਾਇਮਿਲੈਮਲੁਧੋ
ਈ॥੧॥ਰਹਾਉ॥ਊਂਧੋਕਵਲੁਸਗਲਸੰਸਾਰੈ॥ਦੁਰਮਤਿਅਗਨਿਜਗਤਪਰਜਾਰੈ॥
ਸੋਉਬਰੈਗੁਰਸਬਦੁਬੀਚਾਰੈ॥੨॥ਭ੍ਰਿੰਗਪਤੰਗੁਕੁੰਚਰੁਅਰੁਮੀਨਾ॥ਮਿਰਗੁਮਰੈਸ

ਇਆਪੁਨਕੀਨਾ॥੩॥ਕਾਮੁਚਿਤੈਕਾਮਣਿਹਿਤਕਾਰੀ
ਕ੍ਰੋਧੁਬਿਨਾਸੈਸਗਲਵਿਕਾਰੀ॥ਪਤਿਮਤਿਖੋਵਹਿਨਾਮੁਵਿਸਾਰੀ॥੪॥ਪਰਘ
ਰਿਚੀਤੁਮਨਮੁਖਿਡੋਲਾਇ॥ਗਲਿਜੇਵਰੀਧੰਧੈਲਪਟਾਇ॥ਗੁਰਮੁਖਿਛੂ
ਟਸਿਹਰਿਗੁਣਗਾਇ॥੫॥ਜਿਉਤਨੁਬਿਧਵਾਪਰਕਉਦੇਈ॥ਕਾਮਿਦਾਮਿਚਿਤੁਪ
ਰਵਸਿਸੇਈ॥ਬਿਨੁਪਿਰਤ੍ਰਿਪਤਿਨਕਬਹੂੰਹੋਈ॥੬॥ਪੜਿਪੜਿਪੋਥੀਸਿੰਮ੍ਰਿਤਿ
ਪਾਠਾ॥ਬੇਦਪੁਰਾਣਪੜੈਸੁਣਿਥਾਟਾ॥ਬਿਨੁਰਸਰਾਤੇਮਨੁਬਹੁਨਾਟਾ॥੭॥ਜਿਉਚਾਤ੍ਰਿ
ਕਜਲਪ੍ਰੇਮਪਿਆਸਾ॥ਜਿਉਮੀਨਾਜਲਮਾਹਿਉਲਾਸਾ॥ਨਾਨਕਹਰਿਰਸੁਪੀਤ੍ਰਿਪ
ਤਾਸਾ॥੮॥੧੧॥ਗਉੜੀਮਹਲਾ੧ ॥ਹਠੁਕਰਿਮਰੈਨਲੇਖੈਪਾਵੈ॥ਵੇਸਕਰੈਬਹੁ
ਭਸਮਲਗਾਵੈ॥ਨਾਮੁਬਿਸਾਰਿਬਹੁਰਿਪਛੁਤਾਵੈ॥੧॥ਤੂੰਮਨਿਹਰਿਜੀਉਤੂੰਮਨਿਸੂਖ
॥ਨਾਮੁਬਿਸਾਰਿਸਹਹਿਜਮਦੂਖ॥੧॥ਰਹਾਉ॥ਚੋਆਚੰਦਨਅਗਰਕਪੂਰਿ॥ਮਾਇ
ਆਮਗਨੁਪਰਮਪਦੁਦੂਰਿ॥ਨਾਮਿਬਿਸਾਰਿਐਸਭੁਕੂੜੋਕੂਰਿ॥੨॥ਨੇਜੇਵਾਜੇਤਖ
ਤਿਸਲਾਮੁ॥ਅਧਕੀਤ੍ਰਿਸਨਾਵਿਆਪੈਕਾਮੁ॥ਬਿਨੁਹਰਿਜਾਚੇਭਗਤਿਨਨਾਮੁ॥੩॥
ਵਾਦਿਅਹੰਕਾਰਿਨਾਹੀਪ੍ਰਭਮੇਲਾ॥ਮਨੁਦੇਪਾਵਹਿਨਾਮੁਸੁਹੇਲਾ॥ਦੂਜੈਭਾਇਅ
ਗਿਆਨੁਦੁਹੇਲਾ॥੪॥ਬਿਨੁਦਮਕੇਸਉਦਾਨਹੀਹਾਟ॥ਬਿਨੁਬੋਹਿਥਸਾਗਰਨਹੀ
ਵਾਟ॥ਬਿਨੁਗੁਰਸੇਵੇਘਾਟੇਘਾਟਿ॥੫॥ਤਿਸਕਉਵਾਹੁਵਾਹੁਜਿਵਾਟਦਿਖਾਵੈ॥
ਤਿਸਕਉਵਾਹੁਵਾਹੁਜਿਸਬਦੁਸੁਣਾਵੈ॥ਤਿਸਕਉਵਾਹੁਵਾਹੁਜਿਮੇਲਿਮਿਲਾਵੈ॥
੬॥ਵਾਹੁਵਾਹੁਤਿਸਕਉਜਿਸਕਾਇਹੁਜੀਉ॥ਗੁਰਸਬਦੀਮਥਿਅੰਮ੍ਰਿਤੁਪੀਉ॥ਨਾ
ਮਵਡਾਈਤੁਧੁਭਾਣੈਦੀਉ॥੭॥ਨਾਮਬਿਨਾਕਿਉਜੀਵਾਮਾਇ॥ਅਨਦਿਨੁਜਪਤੁਰ
ਹਉਤੇਰੀਸਰਣਾਇ॥ਨਾਨਕਨਾਮਿਰਤੇਪਤਿਪਾਇ॥੮॥੧੨॥ਗਉੜੀਮਹਲਾ੧
॥ਹਉਮੈਕਰਤਭੇਖੀਨਹੀਜਾਨਿਆ॥ਗੁਰਮੁਖਿਭਗਤਿਵਿਰਲੇਮਨੁਮਾਨਿਆ
॥੧॥ਹਉਹਉਕਰਤਨਹੀਸਚੁਪਾਈਐ॥ਹਉਮੈਜਾਇਪਰਮਪਦੁਪਾਈਐ॥੧॥ਰ
ਹਾਉ॥ਹਉਮੈਕਰਿਰਾਜੇਬਹੁਧਾਵਹਿ॥ਹਉਮੈਖਪਹਿਜਨਮਿਮਰਿਆਵਹਿ॥੨॥
ਹਉਮੈਨਿਵਰੈਗੁਰਸਬਦੁਵੀਚਾਰੈ॥ਚੰਚਲਮਤਿਤਿਆਗੈਪੰਚਸੰਘਾਰੈ॥੩॥

ਅੰਤਰਿਸਾਚੁਸਹਜਘਰਿਆਵਹਿ॥ਰਾਜਨੁਜਾਣਿਪਰਮਗਤਿਪਾਵਹਿ॥੪॥ਸਚੁ
ਕਰਣੀਗੁਰੁਭਰਮੁਚੁਕਾਵੈ॥ਨਿਰਭਉਕੈਘਰਿਤਾੜੀਲਾਵੈ॥੫॥ਹਉਹਉਕਰਿਮਰਣਾਕਿਆ
ਪਾਵੈ॥ਪੂਰਾਗੁਰੁਭੇਟੇਸੋਝਗਰੁਚੁਕਾਵੈ॥੬॥ਜੇਤੀਹੈਤੇਤੀਕਿਹੁਨਾਹੀ॥ਗੁਰਮੁਖਿਗਿਆਨ
ਭੇਟਿਗੁਣਗਾਹੀ॥੭॥ਹਉਮੈਬੰਧਨਬੰਧਿਭਵਾਵੈ॥ਨਾਨਕਰਾਮਭਗਤਿਸੁਖੁਪਾਵੈ॥੮
॥੧੩॥ਗਉੜੀਮਹਲਾ੧ ॥ਪ੍ਰਥਮੇਬ੍ਰਹਮਾਕਾਲੈਘਰਿਆਇਆ॥ਬ੍ਰਹਮਕਮਲੁ
ਪਇਆਲਿਨਪਾਇਆ॥ਆਗਿਆਨਹੀਲੀਨੀਭਰਮਿਭੁਲਾਇਆ॥੧॥ਜੋਉਪਜੈਸੋਕ
ਲਿਸੰਘਾਰਿਆ॥ਹਮਹਰਿਰਾਖੇਗੁਰਸਬਦੁਬੀਚਾਰਿਆ॥੧॥ਰਹਾਉ॥ਮਾਇਆਮੋਹੇਦੇ
ਵੀਸਭਿਦੇਵਾ॥ਕਾਲੁਨਛੋਡੈਬਿਨੁਗੁਰਕੀਸੇਵਾ॥ਓਹੁਅਬਿਨਾਸੀਅਲਖਅਭੇਵਾ॥
੨॥ਸੁਲਤਾਨਖਾਨਬਾਦਿਸਾਹਨਹੀਰਹਨਾ॥ਨਾਮਹੁਭੂਲੈਜਮਕਾਦੁਖੁਸਹਨਾ॥ਮੈਧਰਨਾ
ਮੁਜਿਉਰਾਖਹੁਰਹਨਾ॥੩॥ਚਉਧਰੀਰਾਜੇਨਹੀਕਿਸੈਮੁਕਾਮੁ॥ਸਾਹਮਰਹਿਸੰਚਹਿਮਾਇ
ਆਦਾਮ॥ਮੈਧਨੁਦੀਜੈਹਰਿਅੰਮ੍ਰਿਤਨਾਮੁ॥੪॥ਰਯਤਿਮਹਰਮੁਕਦਮਸਿਕਦਾਰੈ॥ਨਿਹ
ਚਲੁਕੋਇਨਦਿਸੈਸੰਸਾਰੈ॥ਅਫਰਿਉਕਾਲੁਕੂੜੁਸਿਰਿਮਾਰੈ॥੫॥ਨਿਹਚਲੁਏਕੁਸਚਾ
ਸਚੁਸੋਈ॥ਜਿਨਿਕਰਿਸਾਜੀਤਿਨਹਿਸਭਗੋਈ॥ਓਹੁਗੁਰਮੁਖਿਜਾਪੈਤਾਂਪਤਿਹੋਈ॥
੬॥ਕਾਜੀਸੇਖਭੇਖਫਕੀਰਾ॥ਵਡੇਕਹਾਵਹਿਹਉਮੈਤਨਿਪੀਰਾ॥ਕਾਲੁਨਛੋਡੈਬਿਨੁਸ
ਤਿਗੁਰਕੀਧੀਰਾ॥੭॥ਕਾਲੁਜਾਲੁਜਿਹਵਾਅਰੁਨੈਣੀ॥ਕਾਨੀਕਾਲੁਸੁਣੈਬਿਖੁਬੈਣੀ
॥ਬਿਨੁਸਬਦੈਮੂਠੇਦਿਨੁਰੈਣੀ॥੮॥ਹਿਰਦੈਸਾਚੁਵਸੈਹਰਿਨਾਇ॥ਕਾਲੁਨਜੋਹਿਸ
ਕੈਗੁਣਗਾਇ॥ਨਾਨਕਗੁਰਮੁਖਿਸਬਦਿਸਮਾਇ॥੯॥੧੪॥ਗਉੜੀਮਹਲਾ੧
॥ਬੋਲਹਿਸਾਚੁਮਿਥਿਆਨਹੀਰਾਈ॥ਚਾਲਹਿਗੁਰਮੁਖਿਹੁਕਮਿਰਜਾਈ॥ਰਹਹਿਅਤੀ
ਤਸਚੇਸਰਣਾਈ॥੧॥ਸਚਘਰਿਬੈਸੈਕਾਲੁਨਜੋਹੈ॥ਮਨਮੁਖਕਉਆਵਤਜਾਵਤਦੁ
ਖੁਮੋਹੈ॥੧॥ਰਹਾਉ॥ਅਪਿਉਪੀਅਉਅਕਥੁਕਥਿਰਹੀਐ॥ਨਿਜਘਰਿਬੈਸਿਸਹਜ
ਘਰੁਲਹੀਐ॥ਹਰਿਰਸਿਮਾਤੇਇਹੁਸੁਖੁਕਹੀਐ॥੨॥ਗੁਰਮਤਿਚਾਲਨਿਹਚਲਨਹੀ
ਡੋਲੈ॥ਗੁਰਮਤਿਸਾਚਿਸਹਜਿਹਰਿਬੋਲੈ॥ਪੀਵੈਅੰਮ੍ਰਿਤੁਤਤੁਵਿਰੋਲੈ॥੩॥ਸਤਿਗੁਰੁਦੇ
ਖਿਆਦੀਖਿਆਲੀਨੀ॥ਮਨੁਤਨੁਅਰਪਿਓਅੰਤਰਗਤਿਕੀਨੀ॥ਗਤਿਮਿਤਿਪਾਈਆਤਮੁ

ਚੀਨੀ॥੪॥ਭੋਜਨੁਨਾਮੁਨਿਰੰਜਨਸਾਰੁ॥ਪਰਮਹੰਸੁਸਚੁਜੋਤਿਅਪਾਰ॥ਜਹਦੇਖਉਤਹ
ਏਕੰਕਾਰੁ॥੫॥ਰਹੈਨਿਰਾਲਮੁਏਕਾਸਚੁਕਰਣੀ॥ਪਰਮਪਦੁਪਾਇਆਸੇਵਾਗੁਰਚਰਣੀ॥
ਮਨਤੇਮਨੁਮਾਨਿਆਚੂਕੀਅਹੰਭ੍ਰਮਣੀ॥੬॥ਇਨਬਿਧਿਕਉਣੁਕਉਣੁਨਹੀਤਾਰਿਆ॥
ਹਰਿਜਸਿਸੰਤਭਗਤਨਿਸਤਾਰਿਆ॥ਪ੍ਰਭਪਾਏਹਮਅਵਰੁਨਭਾਰਿਆ॥੭॥ਸਾਚਮਹਲਿ
ਗੁਰਿਅਲਖੁਲਖਾਇਆ॥ਨਿਹਚਲਮਹਲੁਨਹੀਛਾਇਆਮਾਇਆ॥ਸਾਚਿਸੰਤੋਖੇਭ
ਰਮੁਚੁਕਾਇਆ॥੮॥ਜਿਨਕੈਮਨਿਵਸਿਆਸਚੁਸੋਈ॥ਤਿਨਕੀਸੰਗਤਿਗੁਰਮੁਖਿਹੋਈ॥
ਨਾਨਕਸਾਚਨਾਮਿਮਲੁਖੋਈ॥੯॥੧੫॥ਗਉੜੀਮਹਲਾ੧ ॥ਰਾਮਿਨਾਮਿਚਿਤੁ
ਰਾਪੈਜਾਕਾ॥ਉਪਜੰਪਿਦਰਸਨੁਕੀਜੈਤਾਕਾ॥੧॥ਰਾਮਨਜਪਹੁਅਭਾਗੁਤੁਮਾਰਾ॥ਜੁਗਿ
ਜੁਗਿਦਾਤਾਪ੍ਰਭੁਰਾਮੁਹਮਾਰਾ॥੧॥ਰਹਾਉ॥ਗੁਰਮਤਿਰਾਮੁਜਪੈਜਨੁਪੂਰਾ॥ਤਿਤੁਘਟਅ
ਨਹਤਬਾਜੇਤੂਰਾ॥੨॥ਜੋਜਨਰਾਮਭਗਤਿਹਰਿਪਿਆਰਿ॥ਸੇਪ੍ਰਭਿਰਾਖੇਕਿਰਪਾਧਾਰਿ
॥੩॥ਜਿਨਕੈਹਿਰਦੈਹਰਿਹਰਿਸੋਈ॥ਤਿਨਕਾਦਰਸੁਪਰਸਿਸੁਖੁਹੋਈ॥੪॥ਸਰਬਜੀਆ
ਮਹਿਏਕੋਰਵੈ॥ਮਨਮੁਖਿਅਹੰਕਾਰੀਫਿਰਿਜੂਨੀਭਵੈ॥੫॥ਸੋਬੂਝੈਜੋਸਤਿਗੁਰੁਪਾਏ॥
ਹਉਮੈਮਾਰੇਗੁਰਸਬਦੇਪਾਏ॥੬॥ਅਰਧਉਰਧਕੀਸੰਧਿਕਿਉਜਾਨੈ॥ਗੁਰਮੁਖਿਸੰਧਿਮਿ
ਲੈਮਨੁਮਾਨੈ॥੭॥ਹਮਪਾਪੀਨਿਰਗੁਣਕਉਗੁਣੁਕਰੀਐ॥ਪ੍ਰਭਹੋਇਦਇਆਲੁਨਾਨਕ
ਜਨਤਰੀਐ॥੮॥੧੬॥ਸੋਲਹਅਸਟਪਦੀਆਗੁਆਰੇਰੀਗਉੜੀਕੀਆ॥

ਗਉੜੀਬੈਰਾਗਣਿਮਹਲਾ੧

ੴਸਤਿਗੁਰਪ੍ਰਸਾਦਿ॥ ॥ਜਿਉਗਾਈਕਉਗੋਇਲੀਰਾਖਹਿਕਰਿਸਾਰਾ॥ਅਹਿ
ਨਿਸਿਪਾਲਹਿਰਾਖਿਲੇਹਿਆਤਮਸੁਖੁਧਾਰਾ॥੧॥ਇਤਉਤਰਾਖਹੁਦੀਨਦਇਆਲਾ॥
ਤਉਸਰਣਾਗਤਿਨਦਰਿਨਿਹਾਲਾ॥੧॥ਰਹਾਉ॥ਜਹਦੇਖਉਤਹਰਵਿਰਹੇਰਖੁਰਾਖਨਹਾ
ਰਾ॥ਤੂੰਦਾਤਾਭੁਗਤਾਤੂੰਹੈਤੂੰਪ੍ਰਾਣਅਧਾਰਾ॥੨॥ਕਿਰਤੁਪਇਆਅਧਊਰਧੀਬਿਨੁਗਿ
ਆਨਬੀਚਾਰਾ॥ਬਿਨੁਉਪਮਾਜਗਦੀਸਕੀਬਿਨਸੈਨਅੰਧਿਆਰਾ॥੩॥ਜਗੁਬਿਨਸ
ਤਹਮਦੇਖਿਆਲੋਭੇਅਹੰਕਾਰਾ॥ਗੁਰਸੇਵਾਪ੍ਰਭੁਪਾਇਆਸਚੁਮੁਕਤਿਦੁਆਰਾ॥੪॥
ਨਿਜਘਰਿਮਹਲੁਅਪਾਰਕੋਅਪਰੰਪਰੁਸੋਈ॥ਬਿਨੁਸਬਦੈਥਿਰੁਕੋਨਹੀਬੂਝੈਸੁਖੁਹੋ

॥੫॥ਕਿਆਲੈਆਇਆਲੇਜਾਇਕਿਆਫਾਸਹਿਜਮਜਾਲਾ॥ਡੋਲੁਬਧਾਕਸਿਜੇਵਰੀ
ਆਕਾਸਿਪਤਾਲਾ॥੬॥ਗੁਰਮਤਿਨਾਮੁਨਵੀਸਰੈਸਹਜੇਪਤਿਪਾਈਐ॥ਅੰਤਰਿਸਬ
ਦੁਨਿਧਾਨੁਹੈਮਿਲਿਆਪੁਗਵਾਈਐ॥੭॥ਨਦਰਿਕਰੇਪ੍ਰਭੁਆਪਣੀਗੁਣਅੰਕਿਸਮਾ
ਵੈ॥ਨਾਨਕਮੇਲੁਨਚੂਕਈਲਾਹਾਸਚੁਪਾਵੈ॥੮॥੧॥੧੭॥ਗਉੜੀਮਹਲਾ੧ ॥
ਗੁਰਪਰਸਾਦੀਬੂਝਿਲੇਤਉਹੋਇਨਿਬੇਰਾ॥ਘਰਿਘਰਿਨਾਮੁਨਿਰੰਜਨਾਸੋਠਾਕੁਰੁਮੇਰਾ
॥੧॥ਬਿਨੁਗੁਰਸਬਦਨਛੂਟੀਐਦੇਖਹੁਵੀਚਾਰਾ॥ਜੇਲਖਕਰਮਕਮਾਵਹੀਬਿਨੁਗੁ
ਰਅੰਧਿਆਰਾ॥੧॥ਰਹਾਉ॥ਅੰਧੇਅਕਲੀਬਾਹਰੇਕਿਆਤਿਨਸਿਉਕਹੀਐ॥ਬਿਨੁ
ਗੁਰਪੰਥੁਨਸੂਝਈਕਿਤੁਬਿਧਿਨਿਰਬਹੀਐ॥੨॥ਖੋਟੇਕਉਖਰਾਕਹੈਖਰੇਸਾਰਨਜਾਣੈ
॥ਅੰਧੇਕਾਨਾਉਪਾਰਖੂਕਲੀਕਾਲਵਿਡਾਣੈ॥੩॥ਸੂਤੇਕਉਜਾਗਤੁਕਹੈਜਾਗਤਕਉਸੂ
ਤਾ॥ਜੀਵਤਕਉਮੂਆਕਹੈਮੂਏਨਹੀਰੋਤਾ॥੪॥ਆਵਤਕਉਜਾਤਾਕਹੈਜਾਤੇਕਉਆਇ
ਆ॥ਪਰਕੀਕਉਅਪੁਨੀਕਹੈਅਪੁਨੋਨਹੀਭਾਇਆ॥੫॥ਮੀਠੇਕਉਕਉੜਾਕਹੈਕੜੂਏਕਉ
ਮੀਠਾ॥ਰਾਤੇਕੀਨਿੰਦਾਕਰਹਿਐਸਾਕਲਿਮਹਿਡੀਠਾ॥੬॥ਚੇਰੀਕੀਸੇਵਾਕਰਹਿਠਾਕੁਰੁਨਹੀ
ਦੀਸੈ॥ਪੋਖਰੁਨੀਰੁਵਿਰੋਲੀਐਮਾਖਨੁਨਹੀਰੀਸੈ॥੭॥ਇਸੁਪਦਜੋਅਰਥਾਇਲੇਇਸੋ
ਗੁਰੂਹਮਾਰਾ॥ਨਾਨਕਚੀਨੈਆਪਕਉਸੋਅਪਰਅਪਾਰਾ॥੮॥ਸਭੁਆਪੇਆਪਿਵਰਤਦਾਆ
ਪੇਭਰਮਾਇਆ॥ਗੁਰਕਿਰਪਾਤੇਬੂਝੀਐਸਭੁਬ੍ਰਹਮੁਸਮਾਇਆ॥੯॥੨॥੧੮॥

ਰਾਗੁਗਉੜੀਗੁਆਰੇਰੀਮਹਲਾ੩ ਅਸਟਪਦੀਆ॥

ੴਸਤਿਗੁਰਪ੍ਰਸਾਦਿ॥ ॥ਮਨਕਾਸੂਤਕੁਦੂਜਾਭਾਉ॥ਭਰਮੇਭੂਲੇਆਵਉ
ਜਾਉ॥੧॥ਮਨਮੁਖਿਸੂਤਕੁਕਬਹਿਨਜਾਇ॥ਜਿਚਰੁਸਬਦਿਨਭੀਜੈਹਰਿਕੈਨਾਇ॥
੧॥ਰਹਾਉ॥ਸਭੋਸੂਤਕੁਜੇਤਾਮੋਹੁਆਕਾਰੁ॥ਮਰਿਮਰਿਜੰਮੈਵਾਰੋਵਾਰ॥੨॥ਸੂਤਕੁਅਗ
ਨਿਪਉਣੈਪਾਣੀਮਾਹਿ॥ਸੂਤਕੁਭੋਜਨੁਜੇਤਾਕਿਛੁਖਾਹਿ॥੩॥ਸੂਤਕਿਕਰਮਨਪੂਜਾਹੋ
ਇ॥ਨਾਮਿਰਤੇਮਨੁਨਿਰਮਲੁਹੋਇ॥੪॥ਸਤਿਗੁਰੁਸੇਵਿਐਸੂਤਕੁਜਾਇ॥ਮਰੈਨਜਨਮੈ
ਕਾਲੁਨਖਾਇ॥੫॥ਸਾਸਤਸਿੰਮ੍ਰਿਤਿਸੋਧਿਦੇਖਹੁਕੋਇ॥ਵਿਣੁਨਾਵੈਕੋਮੁਕਤਿਨਹੋਇ॥
੬॥ਜੁਗਚਾਰੇਨਾਮੁਉਤਮੁਸਬਦੁਬੀਚਾਰਿ॥ਕਲਿਮਹਿਗੁਰਮੁਖਿਉਤਰਸਿਪਾਰਿ॥੭॥

ਸਦਾਮਰੈਨਆਵੈਜਾਇ॥ਨਾਨਕਗੁਰਮੁਖਿਰਹੈਸਮਾਇ॥੪॥੧॥ਗਉੜੀਮਹਲਾ ੩
॥ਗੁਰਮੁਖਿਸੇਵਾਪ੍ਰਾਨਅਧਾਰਾ॥ਹਰਿਜੀਉਰਾਖਹੁਹਿਰਦੈਉਰਧਾਰਾ॥ਗੁਰਮੁਖਿਸੋਭਾਸਾਚਦੁ
ਆਰਾ॥੧॥ਪੰਡਿਤਹਰਿਪੜੁਤਜਹੁਵਿਕਾਰਾ॥ਗੁਰਮੁਖਿਭਉਜਲੁਉਤਰਹੁਪਾਰਾ॥੧॥ਰ
ਹਾਉ॥ਗੁਰਮੁਖਿਵਿਚਹੁਹਉਮੈਜਾਇ॥ਗੁਰਮੁਖਿਮੈਲੁਨਲਾਗੈਆਇ॥ਗੁਰਮੁਖਿਨਾਮੁਵ
ਸੈਮਨਿਆਇ॥੨॥ਗੁਰਮੁਖਿਕਰਮਧਰਮਸਚਿਹੋਈ॥ਗੁਰਮੁਖਿਅਹੰਕਾਰੁਜਲਾਏਦੋਈ
॥ਗੁਰਮੁਖਿਨਾਮਿਰਤੇਸੁਖੁਹੋਈ॥੩॥ਆਪਣਾਮਨੁਪਰਬੋਧਹੁਬੂਝਹੁਸੋਈ॥ਲੋਕਸਮਝਾ
ਵਹੁਸੁਣੇਨਕੋਈ॥ਗੁਰਮੁਖਿਸਮਝਹੁਸਦਾਸੁਖੁਹੋਈ॥੪॥ਮਨਮੁਖਿਡੰਫੁਬਹੁਤੁਚਤੁਰਾ
ਈ॥ਜੋਕਿਛੁਕਮਾਵੈਸੁਥਾਇਨਪਾਈ॥ਆਵੈਜਾਵੈਠਉਰਨਕਾਈ॥੫॥ਮਨਮੁਖਕਰਮ
ਕਰੇਬਹੁਤੁਅਭਿਮਾਨਾ॥ਬਗਜਿਉਲਾਇਬਹੈਨਿਤਧਿਆਨਾ॥ਜਮਿਪਕੜਿਆਤਬ
ਹੀਪਛੁਤਾਨਾ॥੬॥ਬਿਨੁਸਤਿਗੁਰਸੇਵੇਮੁਕਤਿਨਹੋਈ॥ਗੁਰਪਰਸਾਦੀਮਿਲੈਹਰਿਸੋਈ॥
ਗੁਰੁਦਾਤਾਜੁਗਚਾਰੇਹੋਈ॥੭॥ਗੁਰਮੁਖਿਜਾਤਿਪਤਿਨਾਮੇਵਡਿਆਈ॥ਸਾਇਰਕੀਪੁਤ੍ਰ
ੀਬਿਦਾਰਿਗਵਾਈ॥ਨਾਨਕਬਿਨੁਨਾਵੈਝੂਠੀਚਤੁਰਾਈ॥੮॥੨॥ਗਉੜੀਮ: ੩ ॥
ਇਸੁਜੁਗਕਾਧਰਮੁਪੜਹੁਤੁਮਭਾਈ॥ਪੂਰੈਗੁਰਿਸਭਸੋਝੀਪਾਈ॥ਐਥੈਅਗੈਹਰਿਨਾਮੁ
ਸਖਾਈ॥੧॥ਰਾਮਪੜਹੁਮਨਿਕਰਹੁਬੀਚਾਰੁ॥ਗੁਰਪਰਸਾਦੀਮੈਲੁਉਤਾਰੁ॥੧॥ਰਹਾਉ॥
ਵਾਦਿਵਿਰੋਧਿਨਪਾਇਆਜਾਇ॥ਮਨੁਤਨੁਫੀਕਾਦੂਜੈਭਾਇ॥ਗੁਰਕੈਸਬਦਿਸਚਿਲਿ
ਵਲਾਇ॥੨॥ਹਉਮੈਮੈਲਾਇਹੁਸੰਸਾਰਾ॥ਨਿਤਤੀਰਥਿਨਾਵੈਨਜਾਇਅਹੰਕਾਰਾ॥ਬਿ
ਨੁਗੁਰਭੇਟੇਜਮੁਕਰੇਖੁਆਰਾ॥੩॥ਸੋਜਨੁਸਾਚਾਜਿਹਉਮੈਮਾਰੈ॥ਗੁਰਕੈਸਬਦਿਪੰਚਸੰ
ਘਾਰੈ॥ਆਪਿਤਰੈਸਗਲੇਕੁਲਤਾਰੈ॥੪॥ਮਾਇਆਮੋਹਿਨਟਿਬਾਜੀਪਾਈ॥ਮਨਮੁਖਅੰ
ਧਰਹੇਲਪਟਾਈ॥ਗੁਰਮੁਖਿਅਲਿਪਤਰਹੇਲਿਵਲਾਈ॥੫॥ਬਹੁਤੇਭੇਖਕਰੈਭੇਖਧਾ
ਰੀ॥ਅੰਤਰਿਤਿਸਨਾਫਿਰੈਅਹੰਕਾਰੀ॥ਆਪੁਨਚੀਨੈਬਾਜੀਹਾਰੀ॥੬॥ਕਾਪੜਪਹਿਰਿ
ਕਰੇਚਤੁਰਾਈ॥ਮਾਇਆਮੋਹਿਅਤਿਭਰਮਿਭੁਲਾਈ॥ਬਿਨੁਗੁਰਸੇਵੇਬਹੁਤੁਦੁਖੁਪਾ
ਈ॥੭॥ਨਾਮਿਰਤੇਸਦਾਬੈਰਾਗੀ॥ਗ੍ਰਿਹੀਅੰਤਰਿਸਾਚਿਲਿਵਲਾਗੀ॥ਨਾਨਕਸਤਿਗੁ
ਰੁਸੇਵਹਿਸੇਵਡਭਾਗੀ॥੮॥੩॥ਗਉੜੀਮਹਲਾ ੩ ॥ਬ੍ਰਹਮਾਮੂਲੁਵੇਦਅ

ਭਿਆਸਾ॥ਤਿਸਤੇਉਪਜੇਦੇਵਮੋਹਪਿਆਸਾ॥ਤ੍ਰੈਗੁਣਭਰਮੇਨਾਹੀਨਿਜਘਰਿਵਾਸਾ॥
੧॥ਹਮਹਰਿਰਾਖੇਸਤਿਗੁਰੂਮਿਲਾਇਆ॥ਅਨਦਿਨੁਭਗਤਿਹਰਿਨਾਮੁਦ੍ਰਿੜਾਇਆ॥੧॥
ਰਹਾਉ॥ਤ੍ਰੈਗੁਣਬਾਣੀਬ੍ਰਹਮਜੰਜਾਲਾ॥ਪੜਿਵਾਦੁਵਖਾਣਹਿਸਿਰਿਮਾਰੇਜਮਕਾਲ
ਾ॥ਤਤੁਨਚੀਨਹਿਬੰਨਹਿਪੰਡਪਰਾਲਾ॥੨॥ਮਨਮੁਖਅਗਿਆਨਿਕੁਮਾਰਗਿਪਾਏ॥ਹ
ਰਿਨਾਮੁਬਿਸਾਰਿਆਬਹੁਕਰਮਦ੍ਰਿੜਾਏ॥ਭਵਜਲਿਡੂਬੇਦੂਜੈਭਾਏ॥੩॥ਮਾਇਆਕਾ
ਮੁਹਤਾਜੁਪੰਡਿਤੁਕਹਾਵੈ॥ਬਿਖਿਆਰਾਤਾਬਹੁਤੁਦੁਖੁਪਾਵੈ॥ਜਮਕਾਗਲਿਜੇਵੜਾਨਿ
ਤਕਾਲੁਸੰਤਾਵੈ॥੪॥ਗੁਰਮੁਖਿਜਮਕਾਲੁਨੇੜਿਨਆਵੈ॥ਹਉਮੈਦੂਜਾਸਬਦਿਜਲਾਵੈ
॥ਨਾਮੇਰਾਤੇਹਰਿਗੁਣਗਾਵੈ॥੫॥ਮਾਇਆਦਾਸੀਭਗਤਾਕੀਕਾਰਕਮਾਵੈ॥ਚਰਣੀਲ
ਾਗੈਤਾਮਹਲੁਪਾਵੈ॥ਸਦਹੀਨਿਰਮਲੁਸਹਜਿਸਮਾਵੈ॥੬॥ਹਰਿਕਥਾਸੁਣਹਿਸੇਧਨਵੰਤ
ਦਿਸਹਿਜੁਗਮਾਹੀ॥ਤਿਨਕਉਸਭਿਨਿਵਹਿਅਨਦਿਨੁਪੂਜਕਰਾਹੀ॥ਸਹਜੇਗੁਣਰਵ
ਹਿਸਾਚੇਮਨਮਾਹੀ॥੭॥ਪੂਰੈਸਤਿਗੁਰਿਸਬਦੁਸੁਣਾਇਆ॥ਤ੍ਰੈਗੁਣਮੇਟਚਉਥੈਚਿਤੁ
ਲਾਇਆ॥ਨਾਨਕਹਉਮੈਮਾਰਿਬ੍ਰਹਮਮਿਲਾਇਆ॥੮॥੪॥ਗਉੜੀਮਹਲਾ ੩
॥ਬ੍ਰਹਮਾਵੇਦੁਪੜੈਵਾਦੁਵਖਾਣੈ॥ਅੰਤਰਿਤਾਮਸੁਆਪੁਨਪਛਾਣੈ॥ਤਾਪ੍ਰਭੁਪਾਏਗੁਰਸਬ
ਦੁਵਖਾਣੈ॥੧॥ਗੁਰਸੇਵਾਕਰਉਫਿਰਿਕਾਲੁਨਖਾਇ॥ਮਨਮੁਖਖਾਧੇਦੂਜੈਭਾਇ॥੧॥ਰਹਾ
ਉ॥ਗੁਰਮੁਖਿਪ੍ਰਾਣੀਅਪਰਾਧੀਸੀਧੇ॥ਗੁਰਕੈਸਬਦਿਅੰਤਰਿਸਹਜਿਰੀਧੇ॥ਮੇਰਾਪ੍ਰਭੁਪਾ
ਇਆਗੁਰਕੈਸਬਦਿਸੀਧੇ॥੨॥ਸਤਿਗੁਰਿਮੇਲੇਪ੍ਰਭਿਆਪਿਮਿਲਾਏ॥ਮੇਰੇਪ੍ਰਭਸਾਚੇਕੈ
ਮਨਿਭਾਏ॥ਹਰਿਗੁਣਗਾਵਹਿਸਹਜਿਸੁਭਾਏ॥੩॥ਬਿਨੁਗੁਰਸਾਚੇਭਰਮਿਭੁਲਾਏ॥
ਮਨਮੁਖਅੰਧੇਸਦਾਬਿਖੁਖਾਏ॥ਜਮਡੰਡੁਸਹਹਿਸਦਾਦੁਖੁਪਾਏ॥੪॥ਜਮੂਆਨਜੋਹੈਹਰਿ
ਕੀਸਰਣਾਈ॥ਹਉਮੈਮਾਰਿਸਚਿਲਿਵਲਾਈ॥ਸਦਾਰਹੈਹਰਿਨਾਮਿਲਿਵਲਾਈ॥੫॥ਸ
ਤਿਗੁਰੁਸੇਵਹਿਸੇਜਨਨਿਰਮਲਪਵਿਤਾ॥ਮਨਸਿਉਮਨੁਮਿਲਾਇਸਭੁਜਗੁਜੀਤਾ॥ਇਨ
ਬਿਧਿਕੁਸਲੁਤੇਰੈਮੇਰੇਮੀਤਾ॥੬॥ਸਤਿਗੁਰੂਸੇਵੇਸੋਫਲੁਪਾਏ॥ਹਿਰਦੈਨਾਮੁਵਿਚਹੁ
ਆਪੁਗਵਾਏ॥ਅਨਹਦਬਾਣੀਸਬਦੁਵਜਾਏ॥੭॥ਸਤਿਗੁਰਤੇਕਵਨੁਕਵਨੁਨਸੀਧੋ
ਮੇਰੇਭਾਈ॥ਭਗਤੀਸੀਧੇਦਰਿਸੋਭਾਪਾਈ॥ਨਾਨਕਰਾਮਨਾਮਿਵਡਿਆਈ॥੮॥੫॥ਗਉ

ੜੀਮਹਲਾ ੩ ॥ਤ੍ਰੈਗੁਣਵਖਾਣੈਭਰਮੁਨਜਾਇ॥ਬੰਧਨਨਤੂਟਹਿਮੁਕਤਿਨਪਾਇ॥
ਮੁਕਤਿਦਾਤਾਸਤਿਗੁਰੁਜੁਗਮਾਹਿ॥੧॥ਗੁਰਮੁਖਿਪ੍ਰਾਣੀਭਰਮੁਗਵਾਇ॥ਸਹਜਧੁਨਿਉਪ
ਜੈਹਰਿਲਿਵਲਾਇ॥੧॥ਰਹਾਉ॥ਤ੍ਰੈਗੁਣਕਾਲੈਕੀਸਿਰਿਕਾਰਾ॥ਨਾਮੁਨਚੇਤਹਿਉ
ਪਾਵਣਹਾਰਾ॥ਮਰਿਜੰਮਹਿਫਿਰਿਵਾਰੋਵਾਰਾ॥੨॥ਅੰਧੇਗੁਰੂਤੇਭਰਮੁਨਜਾਈ॥ਮੂਲੁ
ਛੋਡਿਲਾਗੇਦੂਜੈਭਾਈ॥ਬਿਖੁਕਾਮਾਤਾਬਿਖੁਮਾਹਿਸਮਾਈ॥੩॥ਮਾਇਆਕਰਿਮੂਲੁਜੰ
ਤ੍ਰਭਰਮਾਏ॥ਹਰਿਜੀਉਵਿਸਰਿਆਦੂਜੈਭਾਏ॥ਜਿਸੁਨਦਰਿਕਰੇਸੋਪਰਮਗਤਿਪਾਏ॥੪॥
ਅੰਤਰਿਸਾਚੁਬਾਹਰਿਸਾਚੁਵਰਤਾਏ॥ਸਾਚੁਨਛਪੈਜੇਕੋਰਖੈਛਪਾਏ॥ਗਿਆਨੀਬੂਝ
ਸਹਜਿਸੁਭਾਏ॥੫॥ਗੁਰਮੁਖਿਸਾਚਿਰਹਿਆਲਿਵਲਾਏ॥ਹਉਮੈਮਾਇਆਸਬਦਿਜ
ਲਾਏ॥ਮੇਰਾਪ੍ਰਭੁਸਾਚਾਮੇਲਿਮਿਲਾਏ॥੬॥ਸਤਿਗੁਰੁਦਾਤਾਸਬਦੁਸੁਣਾਏ॥ਧਾਵਤੁਰ
ਖੈਠਾਕਿਰਹਾਏ॥ਪੂਰੇਗੁਰਤੇਸੋਝੀਪਾਏ॥੭॥ਆਪੇਕਰਤਾਸ੍ਰਿਸਟਿਸਿਰਜਿਜਿਨਿਗੋਈ॥
ਤਿਸੁਬਿਨੁਦੂਜਾਅਵਰੁਨਕੋਈ॥ਨਾਨਕਗੁਰਮੁਖਿਬੂਝੈਕੋਈ॥੮॥੬॥ਗਉੜੀਮਹਲਾ
੩ ॥ਨਾਮੁਅਮੋਲਕੁਗੁਰਮੁਖਿਪਾਵੈ॥ਨਾਮੋਸੇਵੇਨਾਮਿਸਹਜਿਸਮਾਵੈ॥ਅੰਮ੍ਰਿਤੁਨਾਮੁ
ਰਸਨਾਨਿਤਗਾਵੈ॥ਜਿਸਨੋਕ੍ਰਿਪਾਕਰੇਸੋਹਰਿਰਸੁਪਾਵੈ॥੧॥ਅਨਦਿਨੁਹਿਰਦੈਜਪਉਜਗ
ਦੀਸਾ॥ਗੁਰਮੁਖਿਪਾਵਉਪਰਮਪਦੁਸੁਖਾ॥੧॥ਰਹਾਉ॥ਹਿਰਦੈਸੁਖੁਭਇਆਪਰਗਾਸੁ
॥ਗੁਰਮੁਖਿਗਾਵਹਿਸਚੁਗੁਣਤਾਸੁ॥ਦਾਸਨਿਦਾਸਨਿਤਹੋਵਹਿਦਾਸੁ॥ਗ੍ਰਿਹਕੁਟੰਬਮਹਿ
ਸਦਾਉਦਾਸੁ॥੨॥ਜੀਵਨਮੁਕਤੁਗੁਰਮੁਖਿਕੋਹੋਈ॥ਪਰਮਪਦਾਰਥੁਪਾਵੈਸੋਈ॥ਤ੍ਰੈਗੁਣ
ਮੇਟੇਨਿਰਮਲੁਹੋਈ॥ਸਹਜੇਸਾਚਿਮਿਲੈਪ੍ਰਭੁਸੋਈ॥੩॥ਮੋਹਕੁਟੰਬਸਿਉਪ੍ਰੀਤਿਨਹੋ
ਇ॥ਜਾਹਿਰਦੈਵਸਿਆਸਚੁਸੋਇ॥ਗੁਰਮੁਖਿਮਨੁਬੇਧਿਆਅਸਥਿਰੁਹੋਇ॥ਹੁਕਮੁ
ਪਛਾਣੈਬੂਝੈਸਚੁਸੋਇ॥੪॥ਤੂੰਕਰਤਾਮੈਅਵਰੁਨਕੋਇ॥ਤੁਝੁਸੇਵੀਤੁਝਤੇਪਤਿਹੋਇ
॥ਕਿਰਪਾਕਰਹਿਗਾਵਾਪ੍ਰਭੁਸੋਇ॥ਨਾਮਰਤਨੁਸਭਜਗਮਹਿਲੋਇ॥੫॥ਗੁਰਮੁਖਿਬਾ
ਣੀਮੀਠੀਲਾਗੀ॥ਅੰਤਰੁਬਿਗਸੈਅਨਦਿਨੁਲਿਵਲਾਗੀ॥ਸਹਜੇਸਚੁਮਿਲਿਆਪਰ
ਸਾਦੀ॥ਸਤਿਗੁਰੁਪਾਇਆਪੂਰੈਵਡਭਾਗੀ॥੬॥ਹਉਮੈਮਮਤਾਦੁਰਮਤਿਦੁਖਨਾਸੁ॥ਜਬ
ਹਿਰਦੈਰਾਮਨਾਮਗੁਣਤਾਸੁ॥ਗੁਰਮੁਖਿਬੁਧਿਪਰਗਟੀਪ੍ਰਭਜਾਸੁ॥ਜਬਹਿਰਦੈਰਵਿਆ

ਚਰਣਨਿਵਾਸੁ॥੭॥ਜਿਸੁਨਾਮੁਦੇਇਸੋਈਜਨੁਪਾਏ॥ਗੁਰਮੁਖਿਮੇਲੇਆਪੁਗਵਾਏ॥ਹਿ ੧੧੬
ਰਦੈਸਾਚਾਨਾਮੁਵਸਾਏ॥ਨਾਨਕਸਹਜੇਸਾਚਿਸਮਾਏ॥੮॥੭॥ਗਉੜੀਮਹਲਾ ੩
॥ਮਨਹੀਮਨੁਸਵਾਰਿਆਭੈਸਹਜਿਸੁਭਾਇ॥ਸਬਦਿਮਨੁਰੰਗਿਆਲਿਵਲਾ
ਇ॥ਨਿਜਘਰਿਵਸਿਆਪ੍ਰਭਕੀਰਜਾਇ॥੧॥ਸਤਿਗੁਰੁਸੇਵਿਐਜਾਇਅਭਿਮਾਨੁ॥
ਗੋਵਿਦੁਪਾਈਐਗੁਣੀਨਿਧਾਨੁ॥੧॥ਰਹਾਉ॥ਮਨੁਬੈਰਾਗੀਜਾਸਬਦਿਭਉਖਾਇ॥ਮੇ
ਰਾਪ੍ਰਭੁਨਿਰਮਲਾਸਭਤੈਰਹਿਆਸਮਾਇ॥ਗੁਰਕਿਰਪਾਤੇਮਿਲੈਮਿਲਾਇ॥੨॥ਹਰਿ
ਦਾਸਨਕੇਦਾਸੁਸੁਖੁਪਾਏ॥ਮੇਰਾਹਰਿਪ੍ਰਭੁਇਨਿਬਿਧਿਪਾਇਆਜਾਏ॥ਹਰਿਕਿਰਪਾਤੇਰਾ
ਮਗੁਣਗਾਏ॥੩॥ਧ੍ਰਿਗੁਬਹੁਜੀਵਣੁਜਿਤੁਹਰਿਨਾਮਿਨਲਗੈਪਿਆਰੁ॥ਧ੍ਰਿਗੁਸੇਜਸੁ
ਖਾਲੀਕਾਮਣਿਮੋਹਗੁਬਾਰੁ॥ਤਿਨ੍ਸਫਲੁਜਨਮੁਜਿਨਨਾਮੁਅਧਾਰੁ॥੪॥ਧ੍ਰਿਗੁ
ਗ੍ਰਿਹੁਕੁਟੰਬੁਜਿਤੁਹਰਿਪ੍ਰੀਤਿਨਹੋਇ॥ਸੋਈਹਮਾਰਾਮੀਤੁਜੋਹਰਿਗੁਣਗਾਵੈਸੋਇ
ਹਰਿਨਾਮਬਿਨਾਮੈਅਵਰੁਨਕੋਇ॥੫॥ਸਤਿਗੁਰਤੇਹਮਗਤਿਪਤਿਪਾਈ॥ਹਰਿਨਾਮੁ
ਧਿਆਇਆਦੂਖੁਸਗਲਾਮਿਟਾਈ॥ਸਦਾਅਨੰਦੁਹਰਿਨਾਮਿਲਿਵਲਾਈ॥੬॥ਗੁਰਿ
ਮਿਲਿਐਹਮਕਉਸਰੀਰਸੁਧਿਭਈ॥ਹਉਮੈਤ੍ਰਿਸਨਾਅਗਨਿਸਭਬੁਝਈ॥ਬਿਨਸੇਕ੍ਰੋਧ
ਖਿਮਾਗਹਿਲਈ॥੭॥ਹਰਿਆਪੇਕ੍ਰਿਪਾਕਰੇਨਾਮੁਦੇਵੈ॥ਗੁਰਮੁਖਿਰਤਨੁਕੋਵਿਰਲਾ
ਲੇਵੈ॥ਨਾਨਕੁਗੁਣਗਾਵੈਹਰਿਅਲਖਅਭੇਵੈ॥੮॥੮॥

ੴਸਤਿਗੁਰਪ੍ਰਸਾਦਿ॥

ਰਾਗੁਗਉੜੀਬੈਰਾਗਣਿਮਹਲਾ ੩ ॥ਸਤਿਗੁਰਤੇਜੋਮੁਹੁਫੇਰੇਤੇਵੇਮੁਖਬੁਰੇਦਿ
ਸੰਨਿ॥ਅਨਦਿਨੁਬਧੇਮਾਰੀਅਨਿਫਿਰਿਵੇਲਾਨਾਲਹੰਨਿ॥੧॥ਹਰਿਹਰਿਰਾਖਹੁਕ੍ਰਿ
ਪਾਧਾਰਿ॥ਸਤਸੰਗਤਿਮੇਲਾਇਪ੍ਰਭਹਰਿਹਿਰਦੈਹਰਿਗੁਣਸਾਰਿ॥੧॥ਰਹਾਉ॥ਸੇਭ
ਗਤਹਰਿਭਾਵਦੇਜੋਗੁਰਮੁਖਿਭਾਇਚਲੰਨਿ॥ਆਪੁਛੋਡਿਸੇਵਾਕਰਨਿਜੀਵਤਮੁਏ
ਰਹੰਨਿ॥੨॥ਜਿਸਦਾਪਿੰਡੁਪਰਾਣਹੈਤਿਸਕੀਸਿਰਿਕਾਰ॥ਓਹੁਕਿਉਮਨਹੁਵਿਸਾਰੀਐ
ਹਰਿਰਖੀਐਹਿਰਦੈਧਾਰਿ॥੩॥ਨਾਮਿਮਿਲਿਐਪਤਿਪਾਈਐਨਾਮਿਮੰਨਿਐਸੁਖੁਹੋਇ॥
ਸਤਿਗੁਰਤੇਨਾਮੁਪਾਈਐਕਰਮਿਮਿਲੈਪ੍ਰਭੁਸੋਇ॥੪॥ਸਤਿਗੁਰਤੇਜੋਮੁਹੁਫੇਰੇਓਇਭ੍ਰ

ਮਦੇਨਾਹਿਕਿੰਨੈਧਰਤਿਅਸਮਾਨੁਨਝਲਈਵਿਚਿਵਿਸਟਾਪਏਪਚੰਨਿ॥੫॥ਇਹੁਜ
ਗੁਭਰਮਿਭੁਲਾਇਆਮੋਹਠਗਉਲੀਪਾਇ॥ਜਿਨਾਸਤਿਗੁਰੁਭੇਟਿਆਤਿਨਨੇੜਿਨਭਿ
ਟੈਮਾਇ॥੬॥ਸਤਿਗੁਰੁਸੇਵਨਿਸੋਸੋਹਣੇਹਉਮੈਮੈਲੁਗਵਾਇ॥ਸਬਦਿਰਤੇਸੇਨਿਰਮ
ਲੇਚਲਹਿਸਤਿਗੁਰਭਾਇ॥੭॥ਹਰਿਪ੍ਰਭਦਾਤਾਏਕੁਤੂੰਤੂੰਆਪੇਬਖਸਿਮਿਲਾਇ॥ਜ
ਨੁਨਾਨਕੁਸਰਣਾਗਤੀਜਿਉਭਾਵੈਤਿਵੈਛਡਾਇ॥੮॥੧॥੫॥॥੨੧॥
ਰਾਗੁਗਉੜੀਪੂਰਬੀਮਹਲਾ੪॥ਕਰਹਲੇ॥ ੧ੴਸਤਿਗੁਰਪ੍ਰਸਾਦਿ॥
ਕਰਹਲੇਮਨਪਰਦੇਸੀਆਕਿਉਮਿਲੀਐਹਰਿਮਾਇ॥ਗੁਰੁਭਾਗਿਪੂਰੈਪਾਇਆਗਲਿ
ਮਿਲਿਆਪਿਆਰਾਆਇ॥੧॥ਮਨਕਰਹਲਾਸਤਿਗੁਰੁਪੁਰਖੁਧਿਆਇ॥੧॥ਰਹਾਉ॥
ਮਨਕਰਹਲਾਵੀਚਾਰੀਆਹਰਿਰਾਮਨਾਮਧਿਆਇ॥ਜਿਥੈਲੇਖਾਮੰਗੀਐਹਰਿਆਪੇ
ਲਏਛਡਾਇ॥੨॥ਮਨਕਰਹਲਾਅਤਿਨਿਰਮਲਾਮਲੁਲਾਗੀਹਉਮੈਆਇ॥ਪਰ
ਤਖਿਪਿਰੁਘਰਿਨਾਲਿਪਿਆਰਾਵਿਛੁੜਿਚੋਟਾਖਾਇ॥੩॥ਮਨਕਰਹਲਾਮੇਰੇਪ੍ਰੀਤਮ
ਹਰਿਰਿਦੈਭਾਲਿਭਾਲਾਇ॥ਉਪਾਇਕਿਤੈਨਲਭਈਗੁਰੁਹਿਰਦੈਹਰਿਦੇਖਾਇ॥੪॥
ਮਨਕਰਹਲਾਮੇਰੇਪ੍ਰੀਤਮਾਦਿਨੁਰੈਣਿਹਰਿਲਿਵਲਾਇ॥ਘਰੁਜਾਇਪਾਵਹਿਰੰਗਮ
ਹਲੀਗੁਰੁਮੇਲੇਹਰਿਮੇਲਾਇ॥੫॥ਮਨਕਰਹਲਾਤੂੰਮੀਤੁਮੇਰਾਪਾਖੰਡੁਲੋਭੁਤਜਾਇ॥
ਪਾਖੰਡਿਲੋਭੀਮਾਰੀਐਜਮਡੰਡੁਦੇਇਸਜਾਇ॥੬॥ਮਨਕਰਹਲਾਮੇਰੇਪ੍ਰਾਨਤੂੰਮੈਲੁ
ਪਾਖੰਡੁਭਰਮੁਗਵਾਇ॥ਹਰਿਅੰਮ੍ਰਿਤਸਰੁਗੁਰਿਪੂਰਿਆਮਿਲਿਸੰਗਤੀਮਲੁਲਹਿਜ
ਾਇ॥੭॥ਮਨਕਰਹਲਾਮੇਰੇਪਿਆਰਿਆਇਕਗੁਰਕੀਸਿਖਸੁਣਾਇ॥ਇਹੁਮੋਹੁਮਾਇ
ਆਪਸਰਿਆਅੰਤਿਸਾਥਿਨਕੋਈਜਾਇ॥੮॥ਮਨਕਰਹਲਾਮੇਰੇਸਾਜਨਾਹਰਿਖਰਚੁ
ਲੀਆਪਤਿਪਾਇ॥ਹਰਿਦਰਗਹਪੈਨਾਇਆਹਰਿਆਪਿਲਇਆਗਲਿਲਾਇ॥
੯॥ਮਨਕਰਹਲਾਗੁਰਿਮੰਨਿਆਗੁਰਮੁਖਿਕਾਰਕਮਾਇ॥ਗੁਰਆਗੈਕਰਿਜੋਦੜੀਜ
ਨਨਾਨਕਹਰਿਮੇਲਾਇ॥੧੦॥੧॥ਗਉੜੀਮਹਲਾ੪ ॥ਮਨਕਰਹਲਾਵੀ
ਚਾਰੀਆਵੀਚਾਰਿਦੇਖੁਸਮਾਲਿ॥ਬਨਫਿਰਿਥਕੇਬਨਵਾਸੀਆਪਿਰੁਗੁਰਮਤਿਰਿ
ਦੈਨਿਹਾਲਿ॥੧॥ਮਨਕਰਹਲਾਗੁਰਗੋਵਿੰਦੁਸਮਾਲਿ॥੧॥ਰਹਾਉ॥ਮਨਕਰਹਲਾ

ਵੀਚਾਰੀਆਮਨਮੁਖਫਾਥਿਆਮਹਾਜਾਲਿ॥ਗੁਰਮੁਖਿਪ੍ਰਾਣੀਮੁਕਤੁਹੈਹਰਿਹਰਿਨਾਮੁ
ਸਮਾਲਿ॥੨॥ਮਨਕਰਹਲਾਮੇਰੇਪਿਆਰਿਆਸਤਸੰਗਤਿਸਤਿਗੁਰੁਭਾਲਿ॥ਸਤਸੰ
ਗਤਿਲਗਿਹਰਿਧਿਆਈਐਹਰਿਹਰਿਚਲੈਤੇਰੈਨਾਲਿ॥੩॥ਮਨਕਰਹਲਾਵਡਭਾ
ਗੀਆਹਰਿਏਕਨਦਰਿਨਿਹਾਲਿ॥ਆਪਿਛਡਾਏਛੁਟੀਐਸਤਿਗੁਰਚਰਣਸਮਾਲਿ
॥੪॥ਮਨਕਰਹਲਾਮੇਰੇਪਿਆਰਿਆਵਿਚਿਦੇਹੀਜੋਤਿਸਮਾਲਿ॥ਗੁਰਿਨਉਨਿਧਿ
ਨਾਮੁਵਿਖਾਲਿਆਹਰਿਦਾਤਿਕਰੀਦਇਆਲਿ॥੫॥ਮਨਕਰਹਲਾਤੂੰਚੰਚਲਾਚਤੁ
ਰਾਈਛਡਿਵਿਕਰਾਲਿ॥ਹਰਿਹਰਿਨਾਮੁਸਮਾਲਿਤੂੰਹਰਿਮੁਕਤਿਕਰੇਅੰਤਕਾਲਿ॥
੬॥ਮਨਕਰਹਲਾਵਡਭਾਗੀਆਤੂੰਗਿਆਨੁਰਤਨੁਸਮਾਲਿ॥ਗੁਰਗਿਆਨੁਖੜਗੁ
ਹਥਿਧਾਰਿਆਜਮੁਮਾਰਿਅੜਾਜਮਕਾਲਿ॥੭॥ਅੰਤਰਿਨਿਧਾਨੁਮਨਕਰਹਲੇਭ੍ਰਮਿ
ਭਵਹਿਬਾਹਰਿਭਾਲਿ॥ਗੁਰੁਪੁਰਖੁਪੂਰਾਭੇਟਿਆਹਰਿਸਜਣੁਲਧੜਾਨਾਲਿ॥੮॥
ਰੰਗਿਰਤੜੇਮਨਕਰਹਲੇਹਰਿਰੰਗੁਸਦਾਸਮਾਲਿ॥ਹਰਿਰੰਗੁਕਦੇਨਉਤਰੈਗੁਰਸੇਵਾਸ
ਬਦੁਸਮਾਲਿ॥੯॥ਹਮਪੰਖੀਮਨਕਰਹਲੇਹਰਿਤਰਵਰੁਪੁਰਖੁਅਕਾਲਿ॥ਵਡਭਾਗੀ
ਗੁਰਮੁਖਿਪਾਇਆਜਨਨਾਨਕਨਾਮੁਸਮਾਲਿ॥੧੦॥੨॥੨੯॥
ਰਾਗੁਗਉੜੀਗੁਆਰੇਰੀਮਹਲਾ੫ ਅਸਟਪਦੀਆ॥
੧ੴਸਤਿਨਾਮੁਕਰਤਾਪੁਰਖੁਗੁਰਪ੍ਰਸਾਦਿ॥ ॥ਜਬਇਹੁਮਨਮਹਿਕਰਤਗੁਮਾਨਾ॥
ਤਬਇਹੁਬਾਵਰੁਫਿਰਤਬਿਗਾਨਾ॥ਜਬਇਹੁਹੂਆਸਗਲਕੀਰੀਨਾ॥ਤਾਤੇਰਮਈਆ
ਘਟਿਘਟਿਚੀਨਾ॥੧॥ਸਹਜਸੁਹੇਲਾਫਲੁਮਸਕੀਨੀ॥ਸਤਿਗੁਰਅਪੁਨੈਮੋਹਿਦਾ
ਨੁਦੀਨੀ॥੧॥ਰਹਾਉ॥ਜਬਕਿਸਕਉਇਹੁਜਾਨਸਿਮੰਦਾ॥ਤਬਸਗਲੇਇਸੁਮੇਲ
ਹਿਫੰਦਾ॥ਮੇਰਤੇਰਜਬਇਨਹਿਚੁਕਾਈ॥ਤਾਂਤੇਇਸੁਸੰਗਿਨਹੀਬੈਰਾਈ॥੨॥ਜ
ਬਇਨਿਅਪੁਨੀਅਪਨੀਧਾਰੀ॥ਤਬਇਸਕਉਹੈਮੁਸਕਲੁਭਾਰੀ॥ਜਬਇਨਿਕਰਣੈ
ਹਾਰੁਪਛਾਤਾ॥ਤਬਇਸਨੋਨਾਹੀਕਿਛੁਤਾਤਾ॥੩॥ਜਬਇਨਿਅਪੁਨੋਬਾਧਿਓਮੋਹਾ॥
ਆਵੈਜਾਇਸਦਾਜਮਿਜੋਹਾ॥ਜਬਇਸਤੇਸਭਬਿਨਸੇਭਰਮਾ॥ਭੇਦੁਨਾਹੀਹੈਪਾਰਬ੍ਰ
ਹਮਾ॥੪॥ਜਬਇਨਿਕਿਛੁਕਰਿਮਾਨੇਭੇਦਾ॥ਤਬਤੇਦੂਖਡੰਡਅਰੁਖੇਦਾ॥ਜਬਇ

ਲਿਏਕੋਟੈਏਕੀਬੁਝਿਆ॥ਤਬਤੇਹੋਇਸਕੈਸਭੁਕਿਛੁਸੁਝਿਆ॥੫॥ਜਬਇਹੁਧਾਵੈਮਾ
ਇਆਅਰਥੀ॥ਨਹਤ੍ਰਿਪਤਾਵੈਨਹਤਿਸਲਾਥੀ॥ਜਬਇਸਤੇਇਹੁਹੋਇਓਜਉਲਾ
॥ਪੀਛੈਲਾਗਿਚਲੀਉਠਿਕਉਲਾ॥੬॥ਕਰਿਕਿਰਪਾਜਉਸਤਿਗੁਰੁਮਿਲਿਓ॥ਮਨ
ਮੰਦਰਮਹਿਦੀਪਕੁਜਲਿਓ॥ਜੀਤਹਾਰਕੀਸੋਝੀਕਰੀ॥ਤਉਇਸੁਘਰਕੀਕੀਮਤਿ
ਪਰੀ॥੭॥ਕਰਨਕਰਾਵਨਸਭੁਕਿਛੁਏਕੈ॥ਆਪੇਬੁਧਿਬੀਚਾਰਿਬਿਬੇਕੈ॥ਦੂਰਿ
ਨੇਰੈਸਭਕੈਸੰਗਾ॥ਸਚੁਸਾਲਾਹਣੁਨਾਨਕਹਰਿਰੰਗਾ॥੮॥੧॥ਗਉੜੀਮਹਲਾ੫
॥ਗੁਰਸੇਵਾਤੇਨਾਮੇਲਾਗਾ॥ਤਿਸਕਉਮਿਲਿਆਜਿਸੁਮਸਤਕਿਭਾਗਾ॥
ਤਿਸਕੈਹਿਰਦੈਰਵਿਆਸੋਇ॥ਮਨੁਤਨੁਸੀਤਲੁਨਿਹਚਲੁਹੋਇ॥੧॥ਐਸਾਕੀਰ
ਤਨੁਕਰਿਮਨਮੇਰੇ॥ਈਹਾਊਹਾਜੋਕਾਮਿਤੇਰੈ॥੧॥ਰਹਾਉ॥ਜਾਸੁਜਪਤਭਉਅਪਦਾ
ਜਾਇ॥ਧਾਵਤਮਨੂਆਆਵੈਠਾਇ॥ਜਾਸੁਜਪਤਫਿਰਿਦੂਖੁਨਲਾਗੈ॥ਜਾਸੁਜਪਤ
ਇਹਹਉਮੈਭਾਗੈ॥੨॥ਜਾਸੁਜਪਤਵਸਿਆਵਹਿਪੰਚਾ॥ਜਾਸੁਜਪਤਰਿਦੈਅੰ
ਮ੍ਰਿਤੁਸੰਚਾ॥ਜਾਸੁਜਪਤਇਹਤ੍ਰਿਸਨਾਬੁਝੈ॥ਜਾਸੁਜਪਤਹਰਿਦਰਗਹਸਿਝੈ॥੩
॥ਜਾਸੁਜਪਤਕੋਟਿਮਿਟਹਿਅਪਰਾਧ॥ਜਾਸੁਜਪਤਹਰਿਹੋਵਹਿਸਾਧ॥ਜਾਸੁਜਪਤ
ਮਨੁਸੀਤਲੁਹੋਵੈ॥ਜਾਸੁਜਪਤਮਲੁਸਗਲੀਖੋਵੈ॥੪॥ਜਾਸੁਜਪਤਰਤਨੁਹਰਿਮਿ
ਲੈ॥ਬਹੁਰਿਨਛੋਡੈਹਰਿਸੰਗਿਹਿਲੈ॥ਜਾਸੁਜਪਤਕਈਬੈਕੁੰਠਵਾਸੁ॥ਜਾਸੁਜਪਤ
ਸੁਖਸਹਜਿਨਿਵਾਸੁ॥੫॥ਜਾਸੁਜਪਤਇਹਅਗਨਿਨਪੋਹਤ॥ਜਾਸੁਜਪਤਇਹੁ
ਕਾਲੁਨਜੋਹਤ॥ਜਾਸੁਜਪਤਤੇਰਾਨਿਰਮਲਮਾਥਾ॥ਜਾਸੁਜਪਤਸਗਲਾਦੂਖੁਲ
ਥਾ॥੬॥ਜਾਸੁਜਪਤਮੁਸਕਲੁਕਛੂਨਬਨੈ॥ਜਾਸੁਜਪਤਸੁਣਿਅਨਹਤਧੁਨੈ॥
ਜਾਸੁਜਪਤਇਹਨਿਰਮਲਸੋਇ॥ਜਾਸੁਜਪਤਕਮਲੁਸੀਧਾਹੋਇ॥੭॥ਗੁਰਿਸੁਭ
ਦ੍ਰਿਸਟਿਸਭਊਪਰਿਕਰੀ॥ਜਿਸਕੈਹਿਰਦੈਮੰਤ੍ਰੁਦੇਹਰੀ॥ਅਖੰਡਕੀਰਤਨੁਤਿਨਿ
ਭੋਜਨੁਚੂਰਾ॥ਕਹੁਨਾਨਕਜਿਸੁਸਤਿਗੁਰੁਪੂਰਾ॥੮॥੨॥ਗਉੜੀਮਹਲਾ੫
॥ਗੁਰਕਾਸਬਦੁਰਿਦਅੰਤਰਿਧਾਰੈ॥ਪੰਚਜਨਾਸਿਉਸੰਗੁਨਿਵਾਰੈ॥ਦਸਇੰਦ੍ਰੀ
ਕਰਿਰਾਖੈਵਾਸਿ॥ਤਾਕੈਆਤਮੈਹੋਇਪਰਗਾਸੁ॥੧॥ਐਸੀਦ੍ਰਿੜਤਾਤਾਕੈਹੋਇ॥

ਜਾਕਉਦਇਆਮਇਆਪ੍ਰਭਸੋਇ॥੧॥ਰਹਾਉ॥ਸਾਜਨੁਦੁਸਟੁਜਾਕੈਏਕਸਮਾ
ਨੈ॥ਜੇਤਾਬੋਲਣੁਤੇਤਾਗਿਆਨੈ॥ਜੇਤਾਸੁਨਣਾਤੇਤਾਨਾਮੁ॥ਜੇਤਾਪੇਖਨੁਤੇਤਾਧਿਆ
ਨੁ॥੨॥ਸਹਜੇਜਾਗਣੁਸਹਜੇਸੋਇ॥ਸਹਜੇਹੋਤਾਜਾਇਸੁਹੋਇ॥ਸਹਜਿਬੈਰਾਗੁਸ
ਹਜੇਹੀਹਸਨਾ॥ਸਹਜੇਚੂਪਸਹਜੇਹੀਜਪਨਾ॥੩॥ਸਹਜੇਭੋਜਨੁਸਹਜੇਭਾਉ॥ਸਹ
ਜੇਮਿਟਿਓਸਗਲਦੁਰਾਉ॥ਸਹਜੇਹੋਆਸਾਧੂਸੰਗੁ॥ਸਹਜਿਮਿਲਿਓਪਾਰਬ੍ਰਹਮੁਨਿ
ਸੰਗੁ॥੪॥ਸਹਜੇਗ੍ਰਿਹਮਹਿਸਹਜਿਉਦਾਸੀ॥ਸਹਜੇਦੁਬਿਧਾਤਨਕੀਨਾਸੀ॥ਜਾਕੈ
ਸਹਜਿਮਨਿਭਇਆਅਨੰਦੁ॥ਤਾਕਉਭੇਟਿਆਪਰਮਾਨੰਦੁ॥੫॥ਸਹਜੇਅੰਮ੍ਰਿਤੁ
ਪੀਓਨਾਮੁ॥ਸਹਜੇਕੀਨੋਜੀਅਕੋਦਾਨੁ॥ਸਹਜਕਥਾਮਹਿਆਤਮੁਰਸਿਆ॥ਤਾਕੈ
ਸੰਗਿਅਬਿਨਾਸੀਵਸਿਆ॥੬॥ਸਹਜੇਆਸਣੁਅਸਥਿਰੁਭਾਇਆ॥ਸਹਜੇਅ
ਨਹਤਸਬਦੁਵਜਾਇਆ॥ਸਹਜੇਰੁਣਝੁਣਕਾਰੁਸੁਹਾਇਆ॥ਤਾਕੈਘਰਿਪਾਰ
ਬ੍ਰਹਮੁਸਮਾਇਆ॥੭॥ਸਹਜੇਜਾਕਉਪਰਿਓਕਰਮਾ॥ਸਹਜੇਗੁਰੁਭੇਟਿਓਸਚੁ
ਧਰਮਾ॥ਜਾਕੈਸਹਜੁਭਇਆਸੋਜਾਣੈ॥ਨਾਨਕਦਾਸਤਾਕੈਕੁਰਬਾਣੈ॥੮॥੩॥
ਗਉੜੀਮਹਲਾ੫ ॥ਪ੍ਰਥਮੇਗਰਭਵਾਸਤੇਟਰਿਆ॥ਪੁਤ੍ਰਕਲਤ੍ਰਕੁਟੰ
ਬਸੰਗਿਜੁਰਿਆ॥ਭੋਜਨੁਅਨਿਕਪ੍ਰਕਾਰਬਹੁਕਪਰੇ॥ਸਰਪਰਗਵਨੁਕਰਹਿਗੇਬ
ਪੁਰੇ॥੧॥ਕਵਨੁਅਸਥਾਨੁਜੋਕਬਹੁਨਟਰੈ॥ਕਵਨੁਸਬਦੁਜਿਤੁਦੁਰਮਤਿਹਰੈ॥੧॥
ਰਹਾਉ॥ਇੰਦ੍ਰਪੁਰੀਮਹਿਸਰਪਰਮਰਣਾ॥ਬ੍ਰਹਮਪੁਰੀਨਿਹਚਲੁਨਹੀਰਹਣਾ॥ਸਿ
ਵਪੁਰੀਕਾਹੋਇਗਾਕਾਲਾ॥ਤ੍ਰੈਗੁਣਮਾਇਆਬਿਨਸਿਬਿਤਾਲਾ॥੨॥ਗਿਰਿਤਰ
ਧਰਣਿਗਗਨਅਰੁਤਾਰੇ॥ਰਵਿਸਸਿਪਵਣੁਪਾਵਕੁਨੀਰਾਰੇ॥ਦਿਨਸੁਰੈਣਿਬਰਤ
ਅਰੁਭੇਦਾ॥ਸਾਸਤਸਿੰਮ੍ਰਿਤਿਬਿਨਸਹਿਗੇਬੇਦਾ॥੩॥ਤੀਰਥਦੇਵਦੇਹੁਰਾਪੋਥੀ॥
ਮਾਲਾਤਿਲਕੁਸੋਚਪਾਕਹੋਤੀ॥ਧੋਤੀਡੰਡਉਤਿਪਰਸਾਦਨਭੋਗਾ॥ਗਵਨੁਕਰੈਗੋਸਗਲੋ
ਲੋਗਾ॥੪॥ਜਾਤਿਵਰਨਤੁਰਕਅਰੁਹਿੰਦੂ॥ਪਸੁਪੰਖੀਅਨਿਕਜੋਨਿਜਿੰਦੂ॥ਸਗਲਪਾਸਾ
ਰੁਦੀਸੈਪਾਸਾਰਾ॥ਬਿਨਸਿਜਾਇਗੋਸਗਲਆਕਾਰਾ॥੫॥ਸਹਜਸਿਫਤਿਭਗਤਿਤਤੁ
ਗਿਆਨਾ॥ਸਦਾਅਨੰਦੁਨਿਹਚਲੁਸਚੁਥਾਨਾ॥ਤਹਾਸੰਗਤਿਸਾਧਗੁਣਰਸੈ॥ਅਨਭਉ

ਨਗੁਰੂਤਾਸਦਵਸੈ॥੬॥ਤਹਭਉਭ੍ਰਮਾਸੋਗੁਨਚਿੰਤਾ॥ਆਵਣੁਜਾਵਣੁਮਿਰਤੁਨਹੋ
ਤਾ॥ਤਹਸਦਾਅਨੰਦਅਨਹਤਆਖਾਰੇ॥ਭਗਤਵਸਹਿਕੀਰਤਨਆਧਾਰੇ॥੭॥ਪਾਰਬ੍ਰ
ਹਮਕਾਅੰਤੁਨਪਾਰੁ॥ਕਉਣੁਕਰੈਤਾਕਾਬੀਚਾਰੁ॥ਕਹੁਨਾਨਕਜਿਸੁਕਿਰਪਾਕਰੈ॥ਨਿਹਚ
ਲਥਾਨੁਸਾਧਸੰਗਿਤਰੈ॥੮॥੪॥ਗਉੜੀਮਹਲਾ੫ ॥ਜੋਇਸੁਮਾਰੇਸੋਈਸੂਰਾ॥
ਜੋਇਸੁਮਾਰੇਸੋਈਪੂਰਾ॥ਜੋਇਸੁਮਾਰੇਤਿਸਹਿਵਡਿਆਈ॥ਜੋਇਸੁਮਾਰੇਤਿਸਕਾਦੁਖੁ
ਜਾਈ॥੧॥ਐਸਾਕੋਇਜਿਦੁਬਿਧਾਮਾਰਿਗਵਾਵੈ॥ਇਸਹਿਮਾਰਿਰਾਜਜੋਗੁਕਮਾਵੈ॥੧॥
ਰਹਾਉ॥ਜੋਇਸੁਮਾਰੇਤਿਸਕਉਭਉਨਾਹਿ॥ਜੋਇਸੁਮਾਰੇਸੁਨਾਮਿਸਮਾਹਿ॥ਜੋਇਸੁਮਾਰੇ
ਤਿਸਕੀਤ੍ਰਿਸਨਾਬੁਝੈ॥ਜੋਇਸੁਮਾਰੇਸੁਦਰਗਹਸਿਝੈ॥੨॥ਜੋਇਸੁਮਾਰੇਸੋਧਨਵੰਤਾ॥
ਜੋਇਸੁਮਾਰੇਸੋਪਤਿਵੰਤਾ॥ਜੋਇਸੁਮਾਰੇਸੋਈਜਤੀ॥ਜੋਇਸੁਮਾਰੇਤਿਸੁਹੋਵੈਗਤੀ॥੩
॥ਜੋਇਸੁਮਾਰੇਤਿਸਕਾਆਇਆਗਨੀ॥ਜੋਇਸੁਮਾਰੇਸੁਨਿਹਚਲੁਧਨੀ॥ਜੋਇਸੁਮਾਰੇ
ਸੋਵਡਭਾਗਾ॥ਜੋਇਸੁਮਾਰੇਸੁਅਨਦਿਨੁਜਾਗਾ॥੪॥ਜੋਇਸੁਮਾਰੇਸੁਜੀਵਨਮੁਕਤਾ॥
ਜੋਇਸੁਮਾਰੇਤਿਸਕੀਨਿਰਮਲਜੁਗਤਾ॥ਜੋਇਸੁਮਾਰੇਸੋਈਸੁਗਿਆਨੀ॥ਜੋਇਸੁਮਾਰੇਸੁ
ਸਹਜਧਿਆਨੀ॥੫॥ਇਸੁਮਾਰੀਬਿਨੁਥਾਇਨਪਰੈ॥ਕੋਟਿਕਰਮਜਾਪਤਪਕਰੈ॥ਇਸੁ
ਮਾਰੀਬਿਨੁਜਨਮੁਨਮਿਟੈ॥ਇਸੁਮਾਰੀਬਿਨੁਜਮਤੇਨਹੀਛੁਟੈ॥੬॥ਇਸੁਮਾਰੀਬਿਨੁਗਿ
ਆਨੁਨਹੋਈ॥ਇਸੁਮਾਰੀਬਿਨੁਜੂਠਿਨਧੋਈ॥ਇਸੁਮਾਰੀਬਿਨੁਸਭੁਕਿਛੁਮੈਲਾ॥ਇ
ਸੁਮਾਰੀਬਿਨੁਸਭੁਕਿਛੁਜਉਲਾ॥੭॥ਜਾਕਉਭਏਕ੍ਰਿਪਾਲਕ੍ਰਿਪਾਨਿਧਿ॥ਤਿਸੁਭਈਖ
ਲਾਸੀਹੋਈਸਗਲਸਿਧਿ॥ਗੁਰਿਦੁਬਿਧਾਜਾਕੀਹੈਮਾਰੀ॥ਕਹੁਨਾਨਕਸੋਬ੍ਰਹਮਬੀਚਾਰੀ॥
੮॥੫॥ਗਉੜੀਮਹਲਾ੫ ॥ਹਰਿਸਿਉਜੁਰੈਤਸਭੁਕੋਮੀਤੁ॥ਹਰਿਸਿਉਜੁਰੈਤਨਿ
ਹਚਲੁਚੀਤੁ॥ਹਰਿਸਿਉਜੁਰੈਨਵਿਆਪੈਕਾੜ੍ਹਾ॥ਹਰਿਸਿਉਜੁਰੈਤਹੋਇਨਿਸਤਾਰਾ॥੧॥
ਰੇਮਨਮੇਰੇਤੂੰਹਰਿਸਿਉਜੋਰੁ॥ਕਾਜਿਤੁਹਾਰੈਨਾਹੀਹੋਰੁ॥੧॥ਰਹਾਉ॥ਵਡੇਵਡੇਜੋਦੁਨੀਆ
ਦਾਰ॥ਕਾਹੂਕਾਜਿਨਾਹੀਗਾਵਾਰ॥ਹਰਿਕਾਦਾਸੁਨੀਚਕੁਲੁਸੁਣਹਿ॥ਤਿਸਕੈਸੰਗਿਖਿਨਮ
ਹਿਉਧਰਹਿ॥੨॥ਕੋਟਿਮਜਨਜਾਕੈਸੁਣਿਨਾਮ॥ਕੋਟਿਪੂਜਾਜਾਕੈਹੈਧਿਆਨ॥ਕੋਟਿਪੁੰ
ਨਿਸੁਣਿਹਰਿਕੀਬਾਣੀ॥ਕੋਟਿਫਲਾਗੁਰਤੇਬਿਧਿਜਾਣੀ॥੩॥ਮਨਅਪੁਨੇਮਹਿਫਿ

ਰਿਫਿਰਿਚੇਤ॥ਬਿਨਸਿਜਾਹਿਮਾਇਆਕੇਹੇਤ॥ਹਰਿਅਬਿਨਾਸੀਤੁਮਰੈਸੰਗਿ॥ਮਨਮੇਰੇਰ
ਚੁਰਾਮਕੈਰੰਗਿ॥੪॥ਜਾਕੈਕਾਮਿਉਤਰੈਸਭਭੂਖ॥ਜਾਕੈਕਾਮਿਨਜੋਹਹਿਦੂਤ॥ਜਾਕੈ
ਕਾਮਿਤੇਰਾਵਡਗਮਰੁ॥ਜਾਕੈਕਾਮਿਹੋਵਹਿਤੂੰਅਮਰੁ॥੫॥ਜਾਕੇਚਾਕਰਕਉਨਹੀਡਾ
ਨ॥ਜਾਕੇਚਾਕਰਕਉਨਹੀਬਾਨ॥ਜਾਕੈਦਫਤਰਿਪੁਛੈਨਲੇਖਾ॥ਤਾਕੀਚਾਕਰੀਕਰ
ਹੁਬਿਸੇਖਾ॥੬॥ਜਾਕੈਊਨਨਾਹੀਕਾਹੂਬਾਤ॥ਏਕਹਿਆਪਿਅਨੇਕਹਿਭਾਤਿ॥ਜਾ
ਕੀਦ੍ਰਿਸਟਿਹੋਇਸਦਾਨਿਹਾਲ॥ਮਨਮੇਰੇਕਰਿਤਾਕੀਘਾਲ॥੭॥ਨਾਕੋਚਤੁਰੁਨਾਹੀ
ਕੋਮੂੜਾ॥ਨਾਕੋਹੀਣੁਨਾਹੀਕੋਸੂਰਾ॥ਜਿਤੁਕੋਲਾਇਆਤਿਤਹੀਲਾਗਾ॥ਸੋਸੇਵਕੁਨਾਨ
ਕਜਿਸੁਭਾਗਾ॥੮॥੬॥ਗਉੜੀਮਹਲਾ੫ ॥ਬਿਨੁਸਿਮਰਨਜੈਸੇਸਰਪਆ
ਰਜਾਰੀ॥ਤਿਉਜੀਵਹਿਸਾਕਤਨਾਮੁਬਿਸਾਰੀ॥੧॥ਏਕਨਿਮਖਜੋਸਿਮਰਨਮਹਿਜੀ
ਆ॥ਕੋਟਿਦਿਨਸਲਾਖਸਦਾਥਿਰੁਥੀਆ॥੧॥ਰਹਾਉ॥ਬਿਨੁਸਿਮਰਨਧ੍ਰਿਗੁਕਰਮ
ਕਰਾਸ॥ਕਾਗਬਤਨਬਿਸਟਾਮਹਿਵਾਸ॥੨॥ਬਿਨੁਸਿਮਰਨਭਏਕੂਕਰਕਾਮ॥ਸਾਕ
ਤਬੇਸੁਆਪੂਤਨਿਨਾਮ॥੩॥ਬਿਨੁਸਿਮਰਨਜੈਸੇਸੰਙਿਛਤਾਰਾ॥ਬੋਲਹਿਕੂੜੁਸਾਕਤ
ਮੁਖੁਕਾਰਾ॥੪॥ਬਿਨੁਸਿਮਰਨਗਰਧਭਕੀਨਿਆਈ॥ਸਾਕਤਥਾਨਭਰਿਸਟਫਿਰਾ
ਹੀ॥੫॥ਬਿਨੁਸਿਮਰਨਕੂਕਰਹਰਕਾਇਆ॥ਸਾਕਤਲੋਭੀਬੰਧੁਨਪਾਇਆ॥੬॥ਬਿ
ਨੁਸਿਮਰਨਹੈਆਤਮਘਾਤੀ॥ਸਾਕਤਨੀਚਤਿਸੁਕੁਲੁਨਹੀਜਾਤੀ॥੭॥ਜਿਸੁਭਇਆ
ਕ੍ਰਿਪਾਲੁਤਿਸੁਸਤਸੰਗਿਮਿਲਾਇਆ॥ਕਹੁਨਨਕਗੁਰਿਜਗਤੁਤਰਾਇਆ॥੮॥੭॥
॥ਗਉੜੀਮਹਲਾ੫ ॥ਗੁਰਕੈਬਚਨਿਮੋਹਿਪਰਮਗਤਿਪਾਈ॥ਗੁਰਿਪੂਰੈਮੇਰੀ
ਪੈਜਰਖਾਈ॥੧॥ਗੁਰਕੈਬਚਨਿਧਿਆਇਓਮੋਹਿਨਾਉ॥ਗੁਰਪਰਸਾਦਿਮੋਹਿਮਿਲਿ
ਆਥਾਉ॥੧॥ਰਹਾਉ॥ਗੁਰਕੈਬਚਨਿਸੁਣਿਰਸਨਵਖਾਣੀ॥ਗੁਰਕਿਰਪਾਤੇਅੰਮ੍ਰਿ
ਤਮੇਰੀਬਾਣੀ॥੨॥ਗੁਰਕੈਬਚਨਿਮਿਟਿਆਮੇਰਾਆਪੁ॥ਗੁਰਕੀਦਇਆਤੇਮੇਰਾਵ
ਡਪਰਤਾਪੁ॥੩॥ਗੁਰਕੈਬਚਨਿਮਿਟਿਆਮੇਰਾਭਰਮੁ॥ਗੁਰਕੈਬਚਨਿਪੇਖਿਓਸਭੁ
ਬ੍ਰਹਮੁ॥੪॥ਗੁਰਕੈਬਚਨਿਕੀਨੋਰਾਜੁਜੋਗੁ॥ਗੁਰਕੈਸੰਗਿਤਰਿਆਸਭੁਲੋਗੁ॥੫॥
ਗੁਰਕੈਬਚਨਿਮੇਰੇਕਾਰਜਸਿਧਿ॥ਗੁਰਕੈਬਚਨਿਪਾਇਆਨਾਉਨਿਧਿ॥੬॥ਜਿਨਿ

ਜਿਨਿਕੀਨੀਮੇਰੇਗੁਰਕੀਆਸਾ॥ਤਿਸਕੀਕਟੀਐਜਮਕੀਫਾਸਾ॥੩॥ਗੁਰਕੈਬਚਨਿਜ
ਗਿਆਮੇਰਾਕਰਮੁ॥ਨਾਨਕਗੁਰੁਭੇਟਿਆਪਾਰਬ੍ਰਹਮੁ॥੪॥੮॥ਗਉੜੀਮਹਲਾ੫
ਸਤਿਗੁਰਕਉਸਿਮਰਉਸਾਸਿਸਾਸਿ॥ਗੁਰੁਮੇਰੇਪ੍ਰਾਣਸਤਿਗੁਰੁਮੇਰੀਰਾਸਿ॥੧॥ਰਹਾਉ
॥ਗੁਰਕਾਦਰਸਨੁਦੇਖਿਦੇਖਿਜੀਵਾ॥ਗੁਰਕੇਚਰਣਧੋਇਧੋਇਪੀਵਾ॥੧॥ਗੁਰਕੀਰੇਣੁ
ਨਿਤਮਜਨੁਕਰਉ॥ਜਨਮਜਨਮਕੀਹਉਮੈਮਲੁਹਰਉ॥੨॥ਤਿਸੁਗੁਰਕਉਝੂਲਾਵਉ
ਪਾਖਾ॥ਮਹਾਅਗਨਿਤੇਹਾਥੁਦੇਰਾਖਾ॥੩॥ਤਿਸੁਗੁਰਕੈਗ੍ਰਿਹਿਢੋਵਉਪਾਣੀ॥ਜਿਸੁਗੁਰ
ਤੇਅਕਲਗਤਿਜਾਣੀ॥੪॥ਤਿਸੁਗੁਰਕੈਗ੍ਰਿਹਿਪੀਸਉਨੀਤ॥ਜਿਸੁਪ੍ਰਸਾਦਿਵੈਰੀ
ਸਭਮੀਤ॥੫॥ਜਿਨਿਗੁਰਿਮੋਕਉਦੀਨਾਜੀਉ॥ਆਪੁਨਾਦਾਸਰਾਆਪੇਮੁਲਿਲੀਉ
॥੬॥ਆਪੇਲਾਇਓਅਪਨਾਪਿਆਰੁ॥ਸਦਾਸਦਾਤਿਸੁਗੁਰਕਉਕਰੀਨਮਸਕਾਰੁ॥੭॥
ਕਲਿਕਲੇਸਭੈਭ੍ਰਮਦੁਖਲਾਥਾ॥ਕਹੁਨਾਨਕਮੇਰਾਗੁਰੁਸਮਰਾਥਾ॥੮॥੭੮॥ਗਉੜੀਮ
ਹਲਾ੫ ॥ਮਿਲੁਮੇਰੇਗੋਬਿੰਦਅਪਨਾਨਾਮੁਦੇਹੁ॥ਨਾਮਬਿਨਾਧ੍ਰਿਗੁਧ੍ਰਿਗੁਅ
ਸਨੇਹੁ॥੧॥ਰਹਾਉ॥ਨਾਮਬਿਨਾਜੋਪਹਿਰੈਖਾਇ॥ਜਿਉਕੂਕਰੁਜੂਠਨਮਹਿਪਾਇ
॥ਨਾਮਬਿਨਾਜੇਤਾਬਿਉਹਾਰੁ॥ਜਿਉਮਿਰਤਕਮਿਥਿਆਸੀਗਾਰੁ॥੨॥ਨਾਮੁਬਿਸਾਰਿ
ਕਰੇਰਸਭੋਗ॥ਸੁਖੁਸੁਪਨੈਨਹੀਤਨਮਹਿਰੋਗ॥੩॥ਨਾਮੁਤਿਆਗਿਕਰੇਅਨਕਾਜ॥ਬਿ
ਨਸਿਜਾਇਝੂਠੇਸਭਿਪਾਜ॥੪॥ਨਾਮਸੰਗਿਮਨਿਪ੍ਰੀਤਿਨਲਾਵੈ॥ਕੋਟਿਕਰਮਕਰਤੋਨ
ਰਕਿਜਾਵੈ॥੫॥ਹਰਿਕਾਨਾਮੁਜਿਨਿਮਨਿਨਆਰਾਧਾ॥ਚੋਰਕੀਨਿਆਈਜਮਪੁਰਿਬਾਧ
॥੬ ॥ਲਾਖਅਡੰਬਰਬਹੁਤੁਬਿਸਥਾਰਾ॥ਨਾਮਬਿਨਾਝੂਠੇਪਾਸਾਰਾ॥੭॥ਹਰਿਕਾਨਾਮੁਸੋਈ
ਜਨੁਲੇਇ॥ਕਰਿਕਿਰਪਾਨਾਨਕਜਿਸੁਦੇਇ॥੮॥੧੦॥ਗਉੜੀਮਹਲਾ੫
ਆਦਿਮਧਿਜੋਅੰਤਿਨਿਬਾਹੈ॥ਸੋਸਾਜਨੁਮੇਰਾਮਨੁਚਾਹੈ॥੧॥ਹਰਿਕੀਪ੍ਰੀਤਿਸਦਾਸੰਗਿ
ਚਾਲੈ॥ਦਇਆਲਪੁਰਖੁਪੂਰਨਪ੍ਰਤਿਪਾਲੈ॥੧॥ਰਹਾਉ॥ਬਿਨਸਤਨਾਹੀਛੋਡਿਨਜਾ
ਇ॥ਜਹਪੇਖਾਤਹਰਹਿਆਸਮਾਇ॥੨॥ਸੁੰਦਰੁਸੁਘੜੁਚਤੁਰੁਜੀਅਦਾਤਾ॥ਭਾਈ
ਪੂਤੁਪਿਤਾਪ੍ਰਭੁਮਾਤਾ॥੩॥ਜੀਵਨਪ੍ਰਾਨਅਧਾਰਮੇਰੀਰਾਸਿ॥ਪ੍ਰੀਤਿਲਾਈਕਰਿਰਿਦੈ
ਨਿਵਾਸਿ॥੪॥ਮਾਇਆਸਿਲਕਕਾਟੀਗੋਪਾਲਿ॥ਕਰਿਅਪੁਨਾਲੀਨੋਨਦਰਿਨਿਹਾਲਿ

੫॥ਸਿਮਰਿਸਿਮਰਿਕਾਟੇਸਭਿਰੋਗ॥ਚਰਣਧਿਆਨਸਰਬਸੁਖਭੋਗ॥੬॥ਪੂਰਨਪੁਰ ੧੨੦
ਖੁਨਵਤਨੁਨਿਤਬਾਲਾ॥ਹਰਿਅੰਤਰਿਬਾਹਰਿਸੰਗਿਰਖਵਾਲਾ॥੭॥ਕਹੁਨਾਨਕਹਰਿਹ
ਰਿਪਦੁਚੀਨਾ॥ਸਰਬਸੁਨਾਮੁਭਗਤਕਉਦੀਨਾ॥੮॥੧੧॥
ਰਾਗੁਗਉੜੀਮਾਝਮਹਲਾ੫ ੴਸਤਿਗੁਰਪ੍ਰਸਾਦਿ॥
ਖੋਜਤਫਿਰੇਅਸੰਖਅੰਤੁਨਪਾਰੀਆ॥ਸੇਈਹੋਏਭਗਤਜਿਨਾਕਿਰਪਾਰੀਆ॥੧॥
ਹਉਵਾਰੀਆਹਰਿਵਾਰੀਆ॥੧॥ਰਹਾਉ॥ਸੁਣਿਸੁਣਿਪੰਥੁਡਰਾਉਬਹੁਤੁਭੈਹਾਰੀਆ
॥ਮੈਤਕੀਓਟਸੰਤਾਹਲੇਹੁਉਬਾਰੀਆ॥੨॥ਮੋਹਨਲਾਲਅਨੂਪਸਰਬਸਾਧਾਰੀਆ॥
ਗੁਰਨਿਵਿਨਿਵਿਲਾਗਉਪਾਇਦੇਹੁਦਿਖਾਰੀਆ॥੩॥ਮੈਕੀਏਮਿਤ੍ਰਅਨੇਕਇਕਸੁ
ਬਲਿਹਾਰੀਆ॥ਸਭਗੁਣਕਿਸਹੀਨਾਹਿਹਰਿਪੂਰਭੰਡਾਰੀਆ॥੪॥ਚਹੁਦਿਸਿਜ
ਪੀਐਨਾਉਸੁਖਿਸਵਾਰੀਆ॥ਮੈਆਹੀਓੜਿਤੁਹਾਰਿਨਾਨਕਬਲਿਹਾਰੀਆ॥੫॥ਗੁ
ਰਿਕਾਢਿਓਭੁਜਾਪਸਾਰਿਮੋਹਕੂਪਾਰੀਆ॥ਮੈਜੀਤਿਓਜਨਮੁਅਪਾਰੁਬਹੁਰਿਨਹਾਰੀਆ
॥੬॥ਮੈਪਾਇਓਸਰਬਨਿਧਾਨੁਅਕਥੁਕਥਾਰੀਆ॥ਹਰਿਦਰਗਹਸੋਭਾਵੰਤਬਾਹਲੁਡ
ਰੀਆ॥੭॥ਜਨਨਾਨਕਲਧਾਰਤਨੁਅਮੋਲੁਅਪਾਰੀਆ॥ਗੁਰਸੇਵਾਭਉਜਲੁਤਰੀ
ਐਕਹਉਪੁਕਾਰੀਆ॥੮॥੧॥੧੨॥
ਗਉੜੀਮਹਲਾ੫ ੴਸਤਿਗੁਰਪ੍ਰਸਾਦਿ॥
ਨਾਰਾਇਣਹਰਿਰੰਗਰੰਗੋ॥ਜਪਿਜਿਹਵਾਹਰਿਏਕਮੰਗੋ॥੧॥ਰਹਾਉ॥ਤਜਿਹਉਮੈਗੁ
ਰਗਿਆਨਭਜੋ॥ਮਿਲਿਸੰਗਤਿਧੁਰਿਕਰਮਲਿਖਿਓ॥੧॥ਜੋਦੀਸੈਸੋਸੰਗਿਨਗਇ
ਓ॥ਸਾਕਤੁਮੂੜੁਲਗੇਪਚਿਮੁਇਓ॥੨॥ਮੋਹਨਨਾਮੁਸਦਾਰਵਿਰਹਿਓ॥ਕੋਟਿਮਧੇ
ਕਿਨੈਗੁਰਮੁਖਿਲਹਿਓ॥੩॥ਹਰਿਸੰਤਨਕਰਿਨਮੋਨਮੋ॥ਨਉਨਿਧਿਪਾਵਹਿਅਤੁਲੁਸੁ
ਖੋ॥੪॥ਨੈਨਅਲੋਵਉਸਾਧਜਨੋ॥ਹਿਰਦੈਗਾਵਹੁਨਾਮਨਿਧੋ॥੫॥ਕਾਮਕ੍ਰੋਧਲੋਭੁਮੋ
ਹੁਤਜੋ॥ਜਨਮਮਰਨਦੁਹੁਤੇਰਹਿਓ॥੬॥ਦੂਖੁਅੰਧੇਰਾਘਰਤੇਮਿਟਿਓ॥ਗੁਰਿਗਿਆਨੁ
ਦ੍ਰਿੜਾਇਓਦੀਪਬਲਿਓ॥੭॥ਜਿਨਿਸੇਵਿਆਸੋਪਾਰਿਪਰਿਓ॥ਜਨਨਾਨਕਗੁਰਮੁ
ਖਿਜਗਤੁਤਰਿਓ॥੮॥੧॥੧੩॥ਗਉੜੀਮਹਲਾ੫ ॥ਹਰਿਹਰਿਗੁਰਗੁਰਕਰ

ਤਭੁਗਮਗਾਏ॥ਮੇਰੈਮਨਿਸਾਤਿਸੁਖੁਪਾਇਓ॥੧॥ਰਹਾਉ॥ਬਲਤੋਜਲਤੋਤਉਕਿ
ਆਗੁਰਚੰਦਨੁਸੀਤਲਾਇਓ॥੧॥ਅਗਿਆਨਅੰਧੇਰਾਮਿਟਿਗਇਆਗੁਰਗਿਆ
ਨੁਦੀਪਾਇਓ॥੨॥ਪਾਵਕੁਸਾਗਰੁਗਹਰੋਚਰਿਸੰਤਨਨਾਵਤਰਾਇਓ॥੩॥ਨਾਹਮ
ਕਰਮਨਧਰਮਸੁਚਪ੍ਰਭਿਗਹਿਭੁਜਾਆਪਾਇਓ॥੪॥ਭਉਖੰਡਨੁਦੁਖਭੰਜਨੋਭਗਤਿਵ
ਛਲਹਰਿਨਾਇਓ॥੫॥ਅਨਾਥਹਨਾਥਕ੍ਰਿਪਾਲਦੀਨਸੰਮ੍ਰਿਥਸੰਤਓਟਾਇਓ॥੬॥ਨਿ
ਰਗੁਨੀਆਰੇਕੀਬੇਨਤੀਦੇਹੁਦਰਸੁਹਰਿਰਾਇਓ॥੭॥ਨਾਨਕਸਰਨਿਤੁਹਾਰੀਠਾਕੁਰਸੇ
ਵਕੁਦੁਆਰੈਆਇਓ॥੮॥੨॥੧੪॥ਗਉੜੀਮਹਲਾ੫ ॥ਰੰਗਸੰਗਿਬਿਖਿ
ਆਕੇਭੋਗਾਇਨਸੰਗਿਅੰਧਨਜਾਨੀ॥੧॥ਹਉਸੰਚਉਹਉਖਾਟਤਾਸਗਲੀਅਵਧਬਿ
ਹਾਨੀ॥੧॥ਰਹਾਉ॥ਹਉਸੂਰਾਪਰਧਾਨੁਹਉਕੋਨਾਹੀਮੁਝਹਿਸਮਾਨੀ॥੨॥ਜੋਬਨਵੰਤ
ਅਚਾਰਕੁਲੀਨਾਮਨਮਹਿਹੋਇਗੁਮਾਨੀ॥੩॥ਜਿਉਉਲਝਾਇਓਬਾਧਬੁਧਿਕਾਮ
ਰਤਿਆਨਹੀਬਿਸਰਾਨੀ॥੪॥ਭਾਈਮੀਤਬੰਧਪਸਖੇਪਾਛੇਤਿਨਹੂੰਕਉਸੰਪਾਨੀ॥੫॥
ਜਿਤੁਲਾਗੋਮਨਬਾਸਨਾਅੰਤਿਸਾਈਪ੍ਰਗਟਾਨੀ॥੬॥ਅਹੰਬੁਧਿਸੁਚਿਕਰਮਕਰਿਇ
ਹਬੰਧਨਬੰਧਾਨੀ॥੭॥ਦਇਆਲਪੁਰਖਕਿਰਪਾਕਰਹੁਨਾਨਕਦਾਸਦਸਾਨੀ॥
੮॥੩॥੧੫॥੪੪॥ ਜੁਮਲਾ॥

੧ੳ ਸਤਿਨਾਮੁਕਰਤਾਪੁਰਖੁਗੁਰਪ੍ਰਸਾਦਿ॥

ਰਾਗੁਗਉੜੀਪੂਰਬੀਛੰਤਮਹਲਾ੧ ॥ਮੁੰਧਰੈਣਿਦੁਹੇਲੜੀਆਜੀਉਨੀਦਨ
ਆਵੈ॥ਸਾਧਨਦੁਬਲੀਆਜੀਉਪਿਰਕੈਹਾਵੈ॥ਧਨਥੀਈਦੁਬਲਿਕੰਤਹਾਵੈਕੇ
ਵੈਨੈਣੀਦੇਖਏ॥ਸੀਗਾਰਮਿਠਰਸਭੋਗਭੋਜਨਸਭੁਝੂਠੁਕਿਤੈਨਲੇਖਏ॥ਮੈਮਤ
ਜੋਬਨਿਗਰਬਿਗਾਲੀਦੁਧਾਥਣੀਨਆਵਏ॥ਨਾਨਕਸਾਧਨਮਿਲੈਮਿਲਾਈਬਿਨੁ
ਪਿਰਨੀਦਨਆਵਏ॥੧॥ਮੁੰਧਨਿਮਾਨੜੀਆਜੀਉਬਿਨੁਧਨੀਪਿਆਰੇ॥ਕਿਉਸੁਖੁ
ਪਾਵੈਗੀਬਿਨੁਉਰਧਾਰੇ॥ਨਾਹਬਿਨੁਘਰਵਾਸੁਨਾਹੀਪੁਛਹੁਸਖੀਸਹੇਲੀਆ॥ਬਿਨੁ
ਨਾਮਪ੍ਰੀਤਿਪਿਆਰੁਨਾਹੀਵਸਹਿਸਾਚਿਸੁਹੇਲੀਆ॥ਸਚੁਮਨਿਸਜਨਸੰਤੋਖਿਮੇਲਾ
ਗੁਰਮਤੀਸਹੁਜਾਣਿਆ॥ਨਾਨਕਨਾਮੁਨਛੋਡੈਸਾਧਨਨਾਮਿਸਹਜਿਸਮਾਣੀਆ॥

॥ਮਿਲਹੁਸਖੀਸਹੇਲੜੀਹੋਹਮਪਿਰੁਰਾਵੇਹਾ॥ਗੁਰਪੁਛਿਲਿਖਉਗੀਜੀਉਸਬਦਿਸ
ਨੇਹਾ॥ਸਬਦੁਸਾਚਾਗੁਰਿਦਿਖਾਇਆਮਨਮੁਖੀਪਛੁਤਾਣੀਆ॥ਨਿਕਸਿਜਾਤਉਰਹੈਅਸ
ਥਿਰੁਜਾਮਿਸਚੁਪਛਾਣਿਆ॥ਸਾਚਕੀਮਤਿਸਦਾਨਉਤਨਸਬਦਿਨੇਹੁਨਵੇਲਓ॥ਨਾਨ
ਕਨਦਰੀਸਹਜਿਸਾਚਾਮਿਲਹੁਸਖੀਸਹੇਲੀਹੋ॥੩॥ਮੇਰੀਇਛਪੁਨੀਜੀਉਹਮਘਰਿਸਾਜ
ਨੁਆਇਆ॥ਮਿਲਿਵਰੁਨਾਰੀਮੰਗਲੁਗਾਇਆ॥ਗੁਣਗਾਇਮੰਗਲੁਪ੍ਰੇਮਿਰਹਸੀਮੁੰਧ
ਮਨਿਓਮਾਹਓ॥ਸਾਜਨਰਹਸੇਦੁਸਟਵਿਆਪੇਸਾਚੁਜਪਿਸਚੁਲਾਹਓ॥ਕਰਜੋੜਿਸਾ
ਧਨਕਰੈਬਿਨਤੀਰੈਣਿਦਿਨੁਰਸਿਭਿੰਨੀਆ॥ਨਾਨਕਪਿਰੁਧਨਕਰਹਿਰਲੀਆਇਛਮੇ
ਰੀਪੁੰਨੀਆ॥੪॥੧॥ਗਉੜੀਛੰਤਮਹਲਾ੧ ॥ਸੁਣਿਨਾਹਪ੍ਰਭੂਜੀਉਏਕਲ
ੜੀਬਨਮਾਹੇ॥ਕਿਉਧੀਰੈਗੀਨਾਹਬਿਨਾਪ੍ਰਭਵੇਪਰਵਾਹੇ॥ਧਨਨਾਹ ਬਾਝਹੁਰਹਿਨ
ਸਾਕੈਬਿਖਮਰੈਣਿਘਣੇਰੀਆ॥ਨਹਨੀਦਆਵੈਪ੍ਰੇਮੁਭਾਵੈਸੁਣਿਬੇਨੰਤੀਮੇਰੀਆ॥ਬਾ
ਝਹੁਪਿਆਰੇਕੋਇਨਸਾਰੇਏਕਲੜੀਕੁਰਲਾਏ॥ਨਾਨਕਸਾਧਨਮਿਲੈਮਿਲਾਈਬਿਨੁਪ੍ਰੀ
ਤਮਦੁਖੁਪਾਏ॥੧॥ਪਿਰਿਛੋਡਿਅੜੀਜੀਉਕਵਣੁਮਿਲਾਵੈ॥ਰਸਿਪ੍ਰੇਮਿਮਿਲੀਜੀਉਸ
ਬਦਿਸੁਹਾਵੈ॥ਸਬਦੇਸੁਹਾਵੈਤਾਪਤਿਪਾਵੈਦੀਪਕਦੇਹਉਜਾਰੈ॥ਸੁਣਿਸਖੀਸਹੇਲੀਸਾ
ਚਿਸੁਹੇਲੀਸਾਚੇਕੇਗੁਣਸਾਰੈ॥ਸਤਿਗੁਰਿਮੇਲੀਤਾਂਪਿਰਿਰਾਵੀਬਿਗਸੀਅੰਮ੍ਰਿਤਬਾਣੀ
॥ਨਾਨਕਸਾਧਨਤਾਪਿਰੁਰਾਵੇਜਾਂਤਿਸਕੈਮਨਿਭਾਣੀ॥੨॥ਮਾਇਆਮੋਹਣੀਨੀਘਰੀਅ
ਜੀਉਕੂੜਿਮੁਠੀਕੂੜਿਆਰੇ॥ਕਿਉਖੂਲੈਗਲਜੇਵੜੀਆਜੀਉਬਿਨੁਗੁਰਅਤਿਪਿਆ
ਰੇ॥ਹਰਿਪ੍ਰੀਤਿਪਿਆਰੇਸਬਦਿਵੀਚਾਰੇਤਿਸਹੀਕਾਸੋਹੋਵੈ॥ਪੁੰਨਦਾਨਅਨੇਕਨਾਵਣ
ਕਿਉਅੰਤਰਮਲੁਧੋਵੈ॥ਨਾਮਬਿਨਾਗਤਿਕੋਇਨਪਾਵੈਹਠਿਨਿਗ੍ਰਹਿਬੇਬਾਣੈ॥ਨਾਨਕ
ਸਚਘਰੁਸਬਦਿਸਿਞਾਪੈਦੁਬਿਧਾਮਹਲੁਕਿਜਾਣੈ॥੩॥ਤੇਰਾਨਾਮੁਸਚਾਜੀਉਸਬਦੁਸ
ਚਾਵੀਚਾਰੋ॥ਤੇਰਾਮਹਲੁਸਚਾਜੀਉਨਾਮੁਸਚਾਵਾਪਾਰੋ॥ਨਾਮਕਾਵਾਪਾਰੁਮੀਠਾਭਗਤਿਲ
ਾਹਾਅਨਦਿਨੋ॥ਤਿਸੁਬਾਝੁਵਖਰੁਕੋਇਨਸੁਝੈਨਾਮੁਲੇਵਹੁਖਿਨੁਖਿਨੋ॥ਪਰਖਿਲੇਖਾਨਦ
ਰਿਸਾਚੀਕਰਮਿਪੂਰੈਪਾਇਆ॥ਨਾਨਕਨਾਮੁਮਹਾਰਸੁਮੀਠਾਗੁਰਿਪੂਰੈਸਚੁਪਾਇਆ॥
੪॥੨॥

ਰਾਗੁ ਗਉੜੀ ਪੂਰਬੀ ਛੰਤ ਮਹਲਾ ੩ ੴ ਸਤਿਨਾਮੁ ਕਰਤਾ ਪੁਰਖੁ ਗੁਰਪ੍ਰਸਾਦਿ ॥
ਸਾਧਨ ਬਿਨਉ ਕਰੇ ਜੀਉ ਹਰਿ ਕੇ ਗੁਣ ਸਾਰੇ ॥ ਖਿਨੁ ਪਲੁ ਰਹਿ ਨ ਸਕੈ ਜੀਉ ਬਿਨੁ ਹਰਿ ਪਿਆ
ਰੇ ॥ ਬਿਨੁ ਹਰਿ ਪਿਆਰੇ ਰਹਿ ਨ ਸਕੈ ਗੁਰ ਬਿਨੁ ਮਹਲੁ ਨ ਪਾਈਐ ॥ ਜੋ ਗੁਰੁ ਕਹੈ ਸੋਈ ਪਰੁ ਕੀ
ਜੈ ਤਿਸਨਾ ਅਗਨਿ ਬੁਝਾਈਐ ॥ ਹਰਿ ਸਾਚਾ ਸੋਈ ਤਿਸੁ ਬਿਨੁ ਅਵਰੁ ਨ ਕੋਈ ਬਿਨੁ ਸੇਵਿ
ਐ ਸੁਖੁ ਨ ਪਾਏ ॥ ਨਾਨਕ ਸਾਧਨ ਮਿਲੈ ਮਿਲਾਈ ਜਿਸ ਨੋ ਆਪਿ ਮਿਲਾਏ ॥੧॥ ਧਨ ਰੈਣਿ
ਸੁਹੇਲੜੀਏ ਜੀਉ ਹਰਿ ਸਿਉ ਚਿਤੁ ਲਾਏ ॥ ਸਤਿਗੁਰੁ ਸੇਵੇ ਭਾਉ ਕਰੇ ਜੀਉ ਵਿਚਹੁ ਆਪੁ
ਗਵਾਏ ॥ ਵਿਚਹੁ ਆਪੁ ਗਵਾਏ ਹਰਿ ਗੁਣ ਗਾਏ ਅਨਦਿਨੁ ਲਾਗਾ ਭਾਓ ॥ ਸੁਣਿ ਸਖੀ ਸ
ਹੇਲੀ ਜੀਅ ਕੀ ਮੇਲੀ ਗੁਰ ਕੈ ਸਬਦਿ ਸਮਾਓ ॥ ਹਰਿ ਗੁਣ ਸਾਰੀ ਤਾ ਕੰਤ ਪਿਆਰੀ ਨਾਮੇ ਧਰੀ
ਪਿਆਰੋ ॥ ਨਾਨਕ ਕਾਮਣਿ ਨਾਹ ਪਿਆਰੀ ਰਾਮ ਨਾਮੁ ਗਲਿ ਹਾਰੋ ॥੨॥ ਧਨ ਏਕਲੜੀ ਜੀਉ
ਬਿਨੁ ਨਾਹ ਪਿਆਰੇ ॥ ਦੂਜੈ ਭਾਇ ਮੁਠੀ ਜੀਉ ਬਿਨੁ ਗੁਰ ਸਬਦ ਕਰਾਰੇ ॥ ਬਿਨੁ ਸਬਦ ਪਿਆਰੇ ਕ
ਉਣੁ ਦੁਤਰੁ ਤਾਰੇ ਮਾਇਆ ਮੋਹਿ ਖੁਆਈ ॥ ਕੂੜਿ ਵਿਗੁਤੀ ਤਾ ਪਿਰਿ ਮੁਤੀ ਸਾਧਨ ਮਹਲੁ ਨ ਪਾ
ਈ ॥ ਗੁਰ ਸਬਦੇ ਰਾਤੀ ਸਹਜੇ ਮਾਤੀ ਅਨਦਿਨੁ ਰਹੈ ਸਮਾਏ ॥ ਨਾਨਕ ਕਾਮਣਿ ਸਦਾ ਰੰਗਿ ਰਾਤੀ
ਹਰਿ ਜੀਉ ਆਪਿ ਮਿਲਾਏ ॥੩॥ ਤਾ ਮਿਲੀਐ ਹਰਿ ਮੇਲੇ ਜੀਉ ਹਰਿ ਬਿਨੁ ਕਵਣੁ ਮਿਲਾਏ ॥
ਬਿਨੁ ਗੁਰ ਪ੍ਰੀਤਮ ਆਪਣੇ ਜੀਉ ਕਉਣੁ ਭਰਮੁ ਚੁਕਾਏ ॥ ਗੁਰੁ ਭਰਮੁ ਚੁਕਾਏ ਇਉ ਮਿਲੀਐ
ਮਾਏ ਤਾ ਸਾਧਨ ਸੁਖੁ ਪਾਏ ॥ ਗੁਰ ਸੇਵਾ ਬਿਨੁ ਘੋਰ ਅੰਧਾਰੁ ਬਿਨੁ ਗੁਰ ਮਗੁ ਨ ਪਾਏ ॥ ਕਾਮਣਿ ਰੰ
ਗਿ ਰਾਤੀ ਸਹਜੇ ਮਾਤੀ ਗੁਰ ਕੈ ਸਬਦਿ ਵੀਚਾਰੇ ॥ ਨਾਨਕ ਕਾਮਣਿ ਹਰਿ ਵਰੁ ਪਾਇਆ ਗੁਰ ਕੈ
ਭਾਇ ਪਿਆਰੇ ॥੪॥੧॥ ਗਉੜੀ ਮਹਲਾ ੩ ॥ ਪਿਰ ਬਿਨੁ ਖਰੀ ਨਿਮਾਣੀ ਜੀਉ
ਬਿਨੁ ਪਿਰ ਕਿਉ ਜੀਵਾ ਮੇਰੀ ਮਾਈ ॥ ਪਿਰ ਬਿਨੁ ਨੀਦ ਨ ਆਵੈ ਜੀਉ ਕਾਪੜੁ ਤਨਿ ਨ ਸੁਹਾਈ ॥
ਕਾਪਰੁ ਤਨਿ ਸੁਹਾਵੈ ਜਾ ਪਿਰ ਭਾਵੈ ਗੁਰਮਤੀ ਚਿਤੁ ਲਾਈਐ ॥ ਸਦਾ ਸੁਹਾਗਣਿ ਜਾ ਸਤਿ
ਗੁਰੁ ਸੇਵੇ ਗੁਰ ਕੈ ਅੰਕਿ ਸਮਾਈਐ ॥ ਗੁਰ ਸਬਦੈ ਮੇਲਾ ਤਾ ਪਿਰੁ ਰਾਵੀ ਲਾਹਾ ਨਾਮੁ ਸੰਸਾਰੇ ॥
ਨਾਨਕ ਕਾਮਣਿ ਨਾਹ ਪਿਆਰੀ ਜਾ ਹਰਿ ਕੇ ਗੁਣ ਸਾਰੇ ॥੧॥ ਸਾਧਨ ਰੰਗੁ ਮਾਣੇ ਜੀਉ ਆਪਣੇ
ਨਾਲਿ ਪਿਆਰੇ ॥ ਅਹਿਨਿਸਿ ਰੰਗਿ ਰਾਤੀ ਜੀਉ ਗੁਰ ਸਬਦੁ ਵੀਚਾਰੇ ॥ ਗੁਰ ਸਬਦੁ ਵੀਚਾਰੇ
ਹਉਮੈ ਮਾਰੇ ਇਨ ਬਿਧਿ ਮਿਲਹੁ ਪਿਆਰੇ ॥ ਸਾਧਨ ਸੋਹਾਗਣਿ ਸਦਾ ਰੰਗਿ ਰਾਤੀ ਸਾਚੈ ਨਾਮਿ

ਪਿਆਰੇ ॥ ਅਪੁਨੇ ਗੁਰ ਮਿਲਿ ਰਹੀਐ ਅੰਮ੍ਰਿਤੁ ਗਹੀਐ ਦੁਬਿਧਾ ਮਾਰਿ ਨਿਵਾਰੇ ॥ ਨਾਨਕ ਕਾਮ
ਣਿ ਹਰਿ ਵਰੁ ਪਾਇਆ ਸਗਲੇ ਦੂਖ ਵਿਸਾਰੇ ॥੨॥ ਕਾਮਣਿ ਪਿਰਹੁ ਭੁਲੀ ਜੀਉ ਮਾਇਆ
ਮੋਹਿ ਪਿਆਰੇ ॥ ਝੂਠੀ ਝੂਠਿ ਲਗੀ ਜੀਉ ਕੂੜਿ ਮੁਠੀ ਕੂੜਿਆਰੇ ॥ ਕੂੜੁ ਨਿਵਾਰੇ ਗੁਰਮਤਿ
ਸਾਰੇ ਜੂਐ ਜਨਮੁ ਨ ਹਾਰੇ ॥ ਗੁਰ ਸਬਦੁ ਸੇਵੇ ਸਚਿ ਸਮਾਵੈ ਵਿਚਹੁ ਹਉਮੈ ਮਾਰੇ ॥ ਹਰਿ ਕਾ ਨਾ
ਮੁ ਰਿਦੈ ਵਸਾਏ ਐਸਾ ਕਰੇ ਸੀਗਾਰੋ ॥ ਨਾਨਕ ਕਾਮਣਿ ਸਹਜਿ ਸਮਾਣੀ ਜਿਸੁ ਸਾਚਾ ਨਾਮੁ ਅ
ਧਾਰੋ ॥੩॥ ਮਿਲੁ ਮੇਰੇ ਪ੍ਰੀਤਮਾ ਜੀਉ ਤੁਧੁ ਬਿਨੁ ਖਰੀ ਨਿਮਾਣੀ ॥ ਮੈ ਨੈਣੀ ਨੀਦ ਨ ਆਵੈ ਜੀ
ਉ ਭਾਵੈ ਅੰਨੁ ਨ ਪਾਣੀ ॥ ਪਾਣੀ ਅੰਨੁ ਨ ਭਾਵੈ ਮਰੀਐ ਹਾਵੈ ਬਿਨੁ ਪਿਰ ਕਿਉ ਸੁਖੁ ਪਾਈ
ਐ ॥ ਗੁਰ ਆਗੈ ਕਰਉ ਬਿਨੰਤੀ ਜੇ ਗੁਰ ਭਾਵੈ ਜਿਉ ਮਿਲੈ ਤਿਵੈ ਮਿਲਾਈਐ ॥ ਆਪੇ ਮੇ
ਲਿ ਲਏ ਸੁਖਦਾਤਾ ਆਪਿ ਮਿਲਿਆ ਘਰਿ ਆਏ ॥ ਨਾਨਕ ਕਾਮਣਿ ਸਦਾ ਸੁਹਾਗਣਿ ਨਾ
ਪਿਰੁ ਮਰੈ ਨ ਜਾਏ ॥੪॥੨॥ ਗਉੜੀ ਮਹਲਾ ੩ ॥ ਕਾਮਣਿ ਹਰਿ ਰਸਿ ਬੇਧੀ ਜੀ
ਉ ਹਰਿ ਕੈ ਸਹਜਿ ਸੁਭਾਏ ॥ ਮਨੁ ਮੋਹਨਿ ਮੋਹਿ ਲੀਆ ਜੀਉ ਦੁਬਿਧਾ ਸਹਜਿ ਸਮਾਏ ॥ ਦੁ
ਬਿਧਾ ਸਹਜਿ ਸਮਾਏ ਕਾਮਣਿ ਵਰੁ ਪਾਏ ਗੁਰਮਤੀ ਰੰਗੁ ਲਾਏ ॥ ਇਹੁ ਸਰੀਰੁ ਕੂੜਿ ਕੁਸਤਿ ਭਰਿ
ਆ ਗਲ ਤਾਈ ਪਾਪ ਕਮਾਏ ॥ ਗੁਰਮੁਖਿ ਭਗਤਿ ਜਿਤੁ ਸਹਜ ਧੁਨਿ ਉਪਜੈ ਬਿਨੁ ਭਗਤੀ
ਮੈਲੁ ਨ ਜਾਏ ॥ ਨਾਨਕ ਕਾਮਣਿ ਪਿਰਹਿ ਪਿਆਰੀ ਵਿਚਹੁ ਆਪੁ ਗਵਾਏ ॥੧॥ ਕਾਮਣਿ ਪਿ
ਰੁ ਪਾਇਆ ਜੀਉ ਗੁਰ ਕੈ ਭਾਇ ਪਿਆਰੇ ॥ ਰੈਣਿ ਸੁਖਿ ਸੁਤੀ ਜੀਉ ਅੰਤਰਿ ਉਰਿ ਧਾਰੇ ॥ ਅੰ
ਤਰਿ ਉਰਿ ਧਾਰੇ ਮਿਲੀਐ ਪਿਆਰੇ ਅਨਦਿਨੁ ਦੁਖੁ ਨਿਵਾਰੇ ॥ ਅੰਤਰਿ ਮਹਲੁ ਪਿਰੁ ਰਾਵੈ ਕਾ
ਮਣਿ ਗੁਰਮਤੀ ਵੀਚਾਰੇ ॥ ਅੰਮ੍ਰਿਤੁ ਨਾਮੁ ਪੀਆ ਦਿਨ ਰਾਤੀ ਦੁਬਿਧਾ ਮਾਰਿ ਨਿਵਾਰੇ ॥ ਨਾਨਕ
ਸਚਿ ਮਿਲੀ ਸੋਹਾਗਣਿ ਗੁਰ ਕੈ ਹੇਤਿ ਅਪਾਰੇ ॥੨॥ ਆਵਹੁ ਦਇਆ ਕਰੇ ਜੀਉ ਪ੍ਰੀਤਮ
ਅਤਿ ਪਿਆਰੇ ॥ ਕਾਮਣਿ ਬਿਨਉ ਕਰੇ ਜੀਉ ਸਚਿ ਸਬਦਿ ਸੀਗਾਰੇ ॥ ਸਚਿ ਸਬਦਿ ਸੀ
ਗਾਰੇ ਹਉਮੈ ਮਾਰੇ ਗੁਰਮੁਖਿ ਕਾਰਜ ਸਵਾਰੇ ॥ ਜੁਗਿ ਜੁਗਿ ਏਕੋ ਸਚਾ ਸੋਈ ਬੂਝੈ ਗੁਰ ਬੀਚਾਰੇ ॥
ਮਨਮੁਖਿ ਕਾਮਿ ਵਿਆਪੀ ਮੋਹਿ ਸੰਤਾਪੀ ਕਿਸੁ ਆਗੈ ਜਾਇ ਪੁਕਾਰੇ ॥ ਨਾਨਕ ਮਨਮੁਖਿ
ਥਾਉ ਨ ਪਾਏ ਬਿਨੁ ਗੁਰ ਅਤਿ ਪਿਆਰੇ ॥੩॥ ਮੁੰਧਿ ਇਆਣੀ ਭੋਲੀ ਨਿਗੁਣੀਆ ਜੀਉ
ਪਿਰੁ ਅਗਮ ਅਪਾਰਾ ॥ ਆਪੇ ਮੇਲਿ ਮਿਲੀਐ ਜੀਉ ਆਪੇ ਬਖਸਣਹਾਰਾ ॥ ਅਵਗਣ

ਬਖਸਣਹਾਰਾਕਾਮਣਿਕੰਤੁਪਿਆਰਾਘਟਿਘਟਿਰਹਿਆਸਮਾਈ॥ਪ੍ਰੇਮਪ੍ਰੀਤਿਭਾਇ
ਭਗਤੀਪਾਈਐਸਤਿਗੁਰਿਬੂਝਬੁਝਾਈ॥ਸਦਾਅਨੰਦਿਰਹੈਦਿਨਰਾਤੀਅਨਦਿਨੁਰਹੈ
ਲਿਵਲਾਈ॥ਨਾਨਕਸਹਜੇਹਰਿਵਰੁਪਾਇਆਸਾਧਨਨਉਨਿਧਿਪਾਈ॥੪॥੩॥ਗਉੜੀ
ਮਹਲਾ ੩ ॥ਮਾਇਆਸਰੁਸਬਲੁਵਰਤੈਜੀਉਕਿਉਕਰਿਦੁਤਰੁਤਰਿਆਜਾ
ਇ॥ਰਾਮਨਾਮੁਕਰਿਬੋਹਿਥਾਜੀਉਸਬਦੁਖੇਵਟੁਵਿਚਿਪਾਇ॥ਸਬਦੁਖੇਵਟੁਵਿਚਿਪਾ
ਏਹਰਿਆਪਿਲਘਾਏਇਨਬਿਧਿਦੁਤਰੁਤਰੀਐ॥ਗੁਰਮੁਖਿਭਗਤਿਪਰਾਪਤਿਹੋਵੈਜੀ
ਵਤਿਆਇਉਮਰੀਐ॥ਖਿਨਮਹਿਰਾਮਨਾਮਿਕਿਲਵਿਖਕਾਟੇਭਏਪਵਿਤੁਸਰੀਰਾ॥ਨਾ
ਨਕਰਾਮਨਾਮਿਨਿਸਤਾਰਾਕੰਚਨਭਏਮਨੂਰਾ॥੧॥ਇਸਤਰੀਪੁਰਖਕਾਮਿਵਿਆਪੇਜੀਉ
ਰਾਮਨਾਮਕੀਬਿਧਿਨਹੀਜਾਣੀ॥ਮਾਤਪਿਤਾਸੁਤਭਾਈਖਰੇਪਿਆਰੇਜੀਉਡੂਬਿਮੁਏਬਿ
ਨੁਪਾਣੀ॥ਡੂਬਿਮੁਏਬਿਨੁਪਾਣੀਗਤਿਨਹੀਜਾਣੀਹਉਮੈਧਾਤੁਸੰਸਾਰੇ॥ਜੋਆਇਆ
ਸੋਸਭੁਕੋਜਾਸੀਉਬਰੇਗੁਰਵੀਚਾਰੇ॥ਗੁਰਮੁਖਿਹੋਵੈਰਾਮਨਾਮੁਵਖਾਣੈਆਪਿਤਰੈਕੁਲ
ਤਾਰੇ॥ਨਾਨਕਨਾਮੁਵਸੈਘਟਅੰਤਰਿਗੁਰਮਤਿਮਿਲੇਪਿਆਰੇ॥੨॥ਰਾਮਨਾਮਬਿਨੁਕੋਥਿ
ਰੁਨਾਹੀਜੀਉਬਾਜੀਹੈਸੰਸਾਰਾ॥ਦ੍ਰਿੜੁਭਗਤਿਸਚੀਜੀਉਰਾਮੁਨਾਮੁਵਾਪਾਰਾ॥ਰਾਮਨਾਮੁ
ਵਾਪਾਰਾਅਗਮਅਪਾਰਾਗੁਰਮਤੀਧਨੁਪਾਈਐ॥ਸੇਵਾਸੁਰਤਿਭਗਤਿਇਹਸਾਚੀਵਿਚ
ਹੁਆਪੁਗਵਾਈਐ॥ਹਮਮਤਿਹੀਣਮੂਰਖਮੁਗਧਅੰਧੇਸਤਿਗੁਰਿਮਾਰਗਿਪਾਏ॥ਨਾਨ
ਕਗੁਰਮੁਖਿਸਬਦਿਸੁਹਾਵੇਅਨਦਿਨੁਹਰਿਗੁਣਗਾਏ॥੩॥ਆਪਿਕਰਾਏਕਰੇਆਪਿਜੀ
ਉਆਪੇਸਬਦਿਸਵਾਰੇ॥ਆਪੇਸਤਿਗੁਰੁਆਪਿਸਬਦੁਜੀਉਜੁਗੁਜੁਗੁਭਗਤਪਿਆਰੇ॥
ਜੁਗੁਜੁਗੁਭਗਤਪਿਆਰੇਹਰਿਆਪਿਸਵਾਰੇਆਪੇਭਗਤੀਲਾਏ॥ਆਪੇਦਾਨਾਆਪੇਬੀ
ਨਾਆਪੇਸੇਵਕਰਾਏ॥ਆਪੇਗੁਣਦਾਤਾਅਵਗੁਣਕਾਟੇਹਿਰਦੈਨਾਮੁਵਸਾਏ॥ਨਾਨਕ
ਸਦਬਲਿਹਾਰੀਸਚੇਵਿਟਹੁਆਪੇਕਰੇਕਰਾਏ॥੪॥੪॥ਗਉੜੀਮਹਲਾ ੩
ਗੁਰਕੀਸੇਵਾਕਰਿਪਿਰਾਜੀਉਹਰਿਨਾਮੁਧਿਆਏ॥ਮੰਞਹੁਦੂਰਿਨਜਾਹਿਪਿਰਾਜੀਉਘਰਿ
ਬੈਠਿਆਹਰਿਪਾਏ॥ਘਰਿਬੈਠਿਆਹਰਿਪਾਏਸਦਾਚਿਤੁਲਾਏਸਹਜੇਸਤਿਸੁਭਾਏ॥
ਗੁਰਕੀਸੇਵਾਖਰੀਸੁਖਾਲੀਜਿਸਨੋਆਪਿਕਰਾਏ॥ਨਾਮੋਬੀਜੇਨਾਮੋਜੰਮੈਨਾਮੋਮੰਨਿਵਸਾ

ਏ॥ਨਾਨਕਸਚਿਨਾਮਿਵਡਿਆਈਪੂਰਬਿਲਿਖਿਆਪਾਏ॥੧॥ਹਰਿਕਾਨਾਮੁਮੀਠਾਪਿ
ਰਾਜੀਉਜਾਚਾਖਹਿਚਿਤੁਲਾਏ॥ਰਸਨਾਹਰਿਰਸੁਚਾਖੁਮੁਯੇਜੀਉਅਨਰਸਸਾਦਗਵਾ
ਏ॥ਸਦਾਹਰਿਰਸੁਪਾਏਜਾਹਰਿਭਾਏਰਸਨਾਸਬਦਿਸੁਹਾਏ॥ਨਾਮੁਧਿਆਏਸਦਾਸੁਖੁ
ਪਾਏਨਾਮਿਰਹੈਲਿਵਲਾਏ॥ਨਾਮੇਉਪਜੈਨਾਮੇਬਿਨਸੈਨਾਮੇਸਚਿਸਮਾਏ॥ਨਾਨਕਨਾਮੁ
ਗੁਰਮਤੀਪਾਈਐਆਪੇਲਏਲਵਾਏ॥੨॥ਏਹਵਿਡਾਣੀਚਾਕਰੀਪਿਰਾਜੀਉਧਨਛੋ
ਡਿਪਰਦੇਸਿਸਿਧਾਏ॥ਦੂਜੈਕਿਨੈਸੁਖੁਨਪਾਇਓਪਿਰਾਜੀਉਬਿਖਿਆਲੋਭਿਲੁਭਾਏ
॥ਬਿਖਿਆਲੋਭਿਲੁਭਾਏਭਰਮਿਭੁਲਾਏਓਹੁਕਿਉਕਰਿਸੁਖੁਪਾਏ॥ਚਾਕਰੀਵਿਡਾਣੀ
ਖਰੀਦੁਖਾਲੀਆਪੁਵੇਚਿਧਰਮੁਗਵਾਏ॥ਮਾਇਆਬੰਧਨਟਿਕੈਨਾਹੀਖਿਨੁਖਿਨੁਦੁਖੁ
ਸੰਤਾਏ॥ਨਾਨਕਮਾਇਆਕਾਦੁਖੁਤਦੇਚੂਕੈਜਾਗੁਰਸਬਦੀਚਿਤੁਲਾਏ॥੩॥ਮਨਮੁ
ਖਮੁਗਧਗਾਵਾਰੁਪਿਰਾਜੀਉਸਬਦੁਮਨਿਨਵਸਾਏ॥ਮਾਇਆਕਾਭ੍ਰਮੁਅੰਧੁਪਿਰਾ
ਜੀਉਹਰਿਮਾਰਗੁਕਿਉਪਾਏ॥ਕਿਉਮਾਰਗੁਪਾਏਬਿਨੁਸਤਿਗੁਰਭਾਏਮਨਮੁਖਿਆਪੁ
ਗਣਾਏ॥ਹਰਿਕੇਚਾਕਰਸਦਾਸੁਹੇਲੇਗੁਰਚਰਣੀਚਿਤੁਲਾਏ॥ਜਿਸਨੋਹਰਿਜੀਉਕਰੇ
ਕਿਰਪਾਸਦਾਹਰਿਕੇਗੁਣਗਾਏ॥ਨਾਨਕਨਾਮੁਰਤਨੁਜਗਿਲਾਹਾਗੁਰਮੁਖਿਆਪਿਬੁਝਾ
ਏ॥੪॥੫॥੭॥ ਰਾਗੁਗਉੜੀਛੰਤਮਹਲਾ ੫
ੴਸਤਿਗੁਰਪ੍ਰਸਾਦਿ॥ ਮੇਰੈਮਨਿਬੈਰਾਗੁਭਇਆਜੀਉਕਿ
ਉਦੇਖਾਪ੍ਰਭਦਾਤੇ॥ਮੇਰੇਮੀਤਸਖਾਹਰਿਜੀਉਗੁਰਪੁਰਖਬਿਧਾਤੇ॥ਪੁਰਖੋਬਿਧਾਤਾਏ
ਕੁਸ੍ਰੀਧਰੁਕਿਉਮਿਲਹਤੁਝੈਉਡੀਣੀਆ॥ਕਰਕਰਹਿਸੇਵਾਸੀਸੁਚਰਣੀਮਨਿਆ
ਸਦਰਸਨਿਮਾਣੀਆ॥ਸਾਸਿਸਾਸਿਨਘੜੀਵਿਸਰੈਪਲੁਮੂਰਤੁਦਿਨੁਰਾਤੇ॥ਨਾਨਕ
ਸਾਰਿੰਗਜਿਉਪਿਆਸੇਕਿਉਮਿਲੀਐਪ੍ਰਭਦਾਤੇ॥੧॥ਇਕਬਿਨਉਕਰਉਜੀਉਸੁ
ਣਿਕੰਤਪਿਆਰੇ॥ਮੇਰਾਮਨੁਤਨੁਮੋਹਿਲੀਆਜੀਉਦੇਖਿਚਲਤਤੁਮਾਰੇ॥ਚਲਤਾਤੁ
ਮਾਰੇਦੇਖਿਮੋਹੀਉਦਾਸਧਨਕਿਉਧੀਰਏ॥ਗੁਣਵੰਤਨਾਹਦਇਆਲੁਬਾਲਾਸਰਬ
ਗੁਣਭਰਪੂਰਏ॥ਪਿਰਦੋਸੁਨਾਹੀਸੁਖਹਦਾਤੇਹਉਵਿਛੁੜੀਬੁਰਿਆਰੇ॥ਬਿਨਵੰਤਿ
ਨਾਨਕਦਇਆਧਾਰਹੁਘਰਿਆਵਹੁਨਾਹਪਿਆਰੇ॥੨॥ਹਉਮਨੁਅਰਪੀਸਭੁਤਨੁ

ਅਰਪੀਅਰਪੀਸਭੁਦੇਸਾ॥ਹਉਸਿਰੁਅਰਪੀਤਿਸੁਮੀਤਪਿਆਰੇਜੋਪ੍ਰਭਦੇਇਸਦੇਸਾ॥
ਅਰਪਿਆਤਸੀਸੁਸੁਥਾਨਿਗੁਰਪਹਿਸੰਗਿਪ੍ਰਭੂਦਿਖਾਇਆ॥ਖਿਨਮਾਹਿਸਗਲਾਦੂਖੁ
ਮਿਟਿਆਮਨਹੁਚਿੰਦਿਆਪਾਇਆ॥ਦਿਨੁਰੈਣਿਰਲੀਆਕਰੈਕਾਮਣਿਮਿਟੇਸਗਲ
ਅੰਦੇਸਾ॥ਬਿਨਵੰਤਿਨਾਨਕੁਕੰਤੁਮਿਲਿਆਲੋੜਤੇਹਮਜੈਸਾ॥੩॥ਮੇਰੈਮਨਿਅਨਦੁ
ਭਇਆਜੀਉਵਜੀਵਾਧਾਈ॥ਘਰਿਲਾਲੁਆਇਆਪਿਆਰਾਸਭਤਿਖਾਬੁਝਾਈ॥
ਮਿਲਿਆਤਲਾਲੁਗੁਪਾਲੁਠਾਕੁਰੁਸਖੀਮੰਗਲੁਗਾਇਆ॥ਸਭਮੀਤਬੰਧਪਹਰਖੁਉ
ਪਜਿਆਦੂਤਥਾਉਗਵਾਇਆ॥ਅਨਹਤਵਾਜੇਵਜਹਿਘਰਮਹਿਪਿਰਸੰਗਿਸੇਜਵਿਛਾ
ਈ॥ਬਿਨਵੰਤਿਨਾਨਕੁਸਹਜਿਰਹੈਹਰਿਮਿਲਿਆਕੰਤੁਸੁਖਦਾਈ॥੪॥੧॥ਗਉੜੀਮਹ
ਲਾ੫ ॥ਮੋਹਨਤੇਰੇਊਚੇਮੰਦਰਮਹਲਅਪਾਰਾ॥ਮੋਹਨਤੇਰੇਸੋਹਨਿਦੁਆਰਜੀ
ਉਸੰਤਧਰਮਸਾਲਾ॥ਧਰਮਸਾਲਅਪਾਰਦੈਆਰਠਾਕੁਰਸਦਾਕੀਰਤਨੁਗਾਵਹੇ॥
ਜਹਸਾਧਸੰਤਇਕਤ੍ਰਹੋਵਹਿਤਹਾਤੁਝਹਿਧਿਆਵਹੇ॥ਕਰਿਦਇਆਮਇਆਦਇ
ਆਲਸੁਆਮੀਹੋਹੁਦੀਨਕ੍ਰਿਪਾਰਾ॥ਬਿਨਵੰਤਿਨਾਨਕਦਰਸਪਿਆਸੇਮਿਲਿਦਰਸਨਸੁਖੁ
ਸਾਰਾ॥੧॥ਮੋਹਨਤੇਰੇਬਚਨਅਨੂਪਚਾਲਨਿਰਾਲੀ॥ਮੋਹਨਤੂੰਮਾਨਹਿਏਕੁਜੀਅਵਰ
ਸਭਰਾਲੀ॥ਮਾਨਹਿਤਏਕੁਅਲੇਖੁਠਾਕੁਰੁਜਿਨਹਿਸਭਕਲਧਾਰੀਆ॥ਤੁਧੁਬਚਨਿਗੁਰ
ਕੈਵਸਿਕੀਆਆਦਿਪੁਰਖੁਬਨਵਾਰੀਆ॥ਤੂੰਆਪਿਚਲਿਆਆਪਿਰਹਿਆਆਪਿਸਭ
ਕਲਧਾਰੀਆ॥ਬਿਨਵੰਤਿਨਾਨਕਪੈਜਰਾਖਹੁਸਭਸੇਵਕਸਰਨਿਤੁਮਾਰੀਆ॥੨॥ਮੋਹਨ
ਤੁਧੁਸਤਸੰਗਤਿਧਿਆਵੈਦਰਸਧਿਆਨਾ॥ਮੋਹਨਜਮੁਨੇੜਿਨਆਵੈਤੁਧੁਜਪਹਿਨਿਦਾਨਾ
॥ਜਮਕਾਲੁਤਿਨਕਉਲਗੈਨਾਹੀਜੋਇਕਮਨਿਧਿਆਵਹੇ॥ਮਨਿਬਚਨਿਕਰਮਿਜਿ
ਤੁਧੁਅਰਾਧਹਿਸੇਸਭੇਫਲਪਾਵਹੇ॥ਮਲਮੂਤਮੂੜਜਿਮੁਗਧਹੋਤੇਸਿਦੇਖਿਦਰਸੁਸੁਗਿ
ਆਨਾ॥ਬਿਨਵੰਤਿਨਾਨਕਰਾਜੁਨਿਹਚਲੁਪੂਰਨਪੁਰਖਭਗਵਾਨਾ॥੩॥ਮੋਹਨਤੂੰਸੁਫਲੁ
ਫਲਿਆਸਣੁਪਰਵਾਰੇ॥ਮੋਹਨਪੁਤ੍ਰਮੀਤਭਾਈਕੁਟੰਬਸਭਿਤਾਰੇ॥ਤਾਰਿਆਜਹਾਨੁਲ
ਹਿਆਅਭਿਮਾਨੁਜਿਨੀਦਰਸਨੁਪਾਇਆ॥ਜਿਨੀਤੂਧਨੋਧੰਨੁਕਹਿਆਤਿਨਜਮੁਨੇੜਿਨ
ਆਇਆ॥ਬੇਅੰਤਗੁਣਤੇਰੇਕਥੇਨਜਾਹੀਸਤਿਗੁਰਪੁਰਖਮੁਰਾਰੇ॥ਬਿਨਵੰਤਿਨਾਨਕ

ਰਾਖੀਜਿਤੁਲਗਿਤਰਿਆਸੰਸਾਰੋ॥੪॥੨॥ਗਉੜੀਮਹਲਾ੫ ਸਲੋਕੁ॥
ਪਤਿਤਅਸੰਖਪੁਨੀਤਕਰਿਪੁਨਹਪੁਨਹਬਲਿਹਾਰ॥ਨਾਨਕਰਾਮਨਾਮੁਜਪਿਪਾਵਕੋਤਿ
ਨਕਿਲਬਿਖਦਾਹਨਹਾਰ॥੧॥ਛੰਤ॥ ॥ਜਪਿਮਨਾਤੂੰਰਾਮਨਰਾਇਣੁਗੋਵਿੰਦਾਹ
ਰਿਮਾਧੋ॥ਧਿਆਇਮਨਾਮੁਰਾਰਿਮੁਕੰਦੇਕਟੀਐਕਾਲਦੁਖਫਾਧੋ॥ਦੁਖਹਰਣਦੀਨਸ
ਰਣਸ੍ਰੀਧਰਚਰਨਕਮਲਅਰਾਧੀਐ॥ਜਮਪੰਥੁਬਿਖੜਾਅਗਨਿਸਾਗਰੁਨਿਮਖਸਿ
ਮਰਤਸਾਧੀਐ॥ਕਲਿਮਲਹਦਹਤਾਸੁਧੁਕਰਤਾਦਿਨਸੁਰੈਣਿਅਰਾਧੋ॥ਬਿਨਵੰਤਿ
ਨਾਨਕਕਰਹੁਕਿਰਪਾਗੋਪਾਲਗੋਬਿੰਦਮਾਧੋ॥੧॥ਸਿਮਰਿਮਨਾਦਾਮੋਦਰੁਦੁਖਹਰੁਭੈਭੰਜਨੁਹ
ਰਿਰਾਇਆ॥ਸ੍ਰੀਰੰਗੋਦਇਆਲਮਨੋਹਰੁਭਗਤਿਵਛਲੁਬਿਰਦਾਇਆ॥ਭਗਤਿਵਛ
ਲਪੁਰਖਪੂਰਨਮਨਹਿਚਿੰਦਿਆਪਾਈਐ॥ਤਮਅੰਧਕੂਪਤੇਉਧਾਰੈਨਾਮੁਮੰਨਿਵਸਾਈਐ॥
ਸੁਰਸਿਧਗਣਗੰਧਰਬਮੁਨਿਜਨਗੁਣਅਨਿਕਭਗਤੀਗਾਇਆ॥ਬਿਨਵੰਤਿਨਾਨਕਕ
ਰਹੁਕਿਰਪਾਪਾਰਬ੍ਰਹਮਹਰਿਰਾਇਆ॥੨॥ਚੇਤਿਮਨਾਪਾਰਬ੍ਰਹਮੁਪਰਮੇਸਰੁਸਰਬਕਲ
ਜਿਨਿਧਾਰੀ॥ਕਰੁਣਾਮੈਸਮਰਥੁਸੁਆਮੀਘਟਘਟਪ੍ਰਾਣਅਧਾਰੀ॥ਪ੍ਰਾਣਮਨਤਨਜੀ
ਅਦਾਤਾਬੇਅੰਤਅਗਮਅਪਾਰੋ॥ਸਰਣਿਜੋਗੁਸਮਰਥੁਮੋਹਨੁਸਰਬਦੋਖਬਿਦਾਰੋ॥ਰੋ
ਗਸੋਗਸਭਿਦੋਖਬਿਨਸਹਿਜਪਤਨਾਮੁਮੁਰਾਰੀ॥ਬਿਨਵੰਤਿਨਾਨਕਕਰਹੁਕਿਰਪਾਸਮਰ
ਥਸਭਕਲਧਾਰੀ॥੩॥ਗੁਣਗਾਉਮਨਾਅਚੁਤਅਬਿਨਾਸੀਸਭਤੇਊਚਦਇਆਲਾ॥
ਬਿਸੰਭਰੁਦੇਵਨਕਉਏਕੈਸਰਬਕਰੈਪ੍ਰਤਿਪਾਲਾ॥ਪ੍ਰਤਿਪਾਲਮਹਾਦਇਆਲਦਾਨਾ
ਦਇਆਧਾਰੇਸਭਕਿਸੈ॥ਕਾਲੁਕੰਟਕੁਲੋਭੁਮੋਹੁਨਾਸੈਜੀਅਜਾਕੈਪ੍ਰਭੁਬਸੈ॥ਸੁਪ੍ਰਸੰਨ
ਦੇਵਾਸਫਲਸੇਵਾਭਈਪੂਰਨਘਾਲਾ॥ਬਿਨਵੰਤਿਨਾਨਕਇਛਪੁਨੀਜਪਤਦੀਨਦੈਆ
ਲਾ॥੪॥੩॥ਗਉੜੀਮਹਲਾ੫ ॥ਸੁਣਿਸਖੀਏਮਿਲਿਉਦਮੁਕਰੇਹਾਮਨਾ
ਇਲੈਹਿਹਰਿਕੰਤੈ॥ਮਾਨੁਤਿਆਗਿਕਰਿਭਗਤਿਠਗਉਰੀਮੋਹਹਸਾਧੂਮੰਤੈ॥ਸਖੀਵ
ਸਿਆਇਆਫਿਰਿਛੋਡਿਨਜਾਈਇਹਰੀਤਿਭਲੀਭਗਵੰਤੈ॥ਨਾਨਕਜਰਾਮਰਣਭੈ
ਨਰਕਨਿਵਾਰੈਪੁਨੀਤਕਰੈਤਿਸੁਜੰਤੈ॥੧॥ਸੁਣਿਸਖੀਏਇਹਭਲੀਬਿਨੰਤੀਏਹੁਮ
ਤਾਂਤੁਪਕਾਈਐ॥ਸਹਜਿਸੁਭਾਇਉਪਾਧਿਰਹਤਹੋਇਗੀਤਗੋਵਿੰਦਹਿਗਾਈਐ॥

ਕਲਿਕਲੇਸਮਿਟਹਿਭ੍ਰਮਨਾਸਹਿਮਨਿਚਿੰਦਿਆਫਲੁਪਾਈਐ॥ਪਾਰਬ੍ਰਹਮਪੂਰਨਪਰਮੇ
ਸਰਨਾਨਕਨਾਮੁਧਿਆਈਐ॥੨॥ਸਖੀਇਛਕਰੀਨਿਤਸੁਖਮਨਾਈਪ੍ਰਭਮੇਰੀਆਸਪੁਜਾਏ॥
ਚਰਨਪਿਆਸੀਦਰਸਬੈਰਾਗਨਿਪੇਖਉਥਾਨਸਬਾਏ॥ਖੋਜਿਲਹਉਹਰਿਸੰਤਜਨਾਸੰਗੁਸੰ
ਮ੍ਰਿਥਪੁਰਖਮਿਲਾਏ॥ਨਾਨਕਤਿਨਾਮਿਲਿਆਸੁਰਿਜਨੁਸੁਖਦਾਤਾਸੇਵਡਭਾਗੀਮਾਏ॥੩॥
ਸਖੀਨਾਲਿਵਸਾਅਪੁਨੇਨਾਹਪਿਆਰੇਮੇਰਾਮਨੁਤਨੁਹਰਿਸੰਗਿਹਿਲਿਆ॥ਸੁਣਿਸਖੀਏ
ਮੇਰੀਨੀਦਭਲੀਮੈਆਪਨੜਾਪਿਰੁਮਿਲਿਆ॥ਭ੍ਰਮੁਖੋਇਓਸਾਂਤਿਸਹਜਿਸੁਆਮੀਪਰਗ
ਸੁਭਾਇਆਕਉਲੁਖਿਲਿਆ॥ਵਰੁਪਾਇਆਪ੍ਰਭੁਅੰਤਰਜਾਮੀਨਾਨਕਸੋਹਾਗੁਨਟਲਿ
ਆ॥੪॥੪॥੨॥੫॥੧੧॥

ੴਸਤਿਗੁਰਪ੍ਰਸਾਦਿ॥ ਗਉੜੀਬਾਵਨਅਖਰੀਮਹਲਾ੫

ਸਲੋਕੁ॥ ॥ਗੁਰਦੇਵਮਾਤਾਗੁਰਦੇਵਪਿਤਾਗੁਰਦੇਵਸੁਆਮੀਪਰਮੇਸੁਰਾ॥ਗੁਰਦੇਵਸ
ਖਾਅਗਿਆਨਭੰਜਨੁਗੁਰਦੇਵਬੰਧਿਪਸਹੋਦਰਾ॥ਗੁਰਦੇਵਦਾਤਾਹਰਿਨਾਮੁਉਪਦੇਸੈਗੁਰਦੇ
ਵਮੰਤੁਨਿਰੋਧਰਾ॥ਗੁਰਦੇਵਸਾਂਤਿਸਤਿਬੁਧਿਮੂਰਤਿਗੁਰਦੇਵਪਾਰਸਪਰਸਪਰਾ॥ਗੁਰਦੇ
ਵਤੀਰਥੁਅੰਮ੍ਰਿਤਸਰੋਵਰੁਗੁਰਗਿਆਨਮਜਨੁਅਪਰੰਪਰਾ॥ਗੁਰਦੇਵਕਰਤਾਸਭਿਪਾਪ
ਹਰਤਾਗੁਰਦੇਵਪਤਿਤਪਵਿਤਕਰਾ॥ਗੁਰਦੇਵਆਦਿਜੁਗਾਦਿਜੁਗੁਜੁਗੁਗੁਰਦੇਵਮੰਤੁਹਰਿ
ਜਪਿਉਧਰਾ॥ਗੁਰਦੇਵਸੰਗਤਿਪ੍ਰਭਮੇਲਿਕਰਿਕਿਰਪਾਹਮਮੂੜਪਾਪੀਜਿਤੁਲਗਿਤਰਾ॥
ਗੁਰਦੇਵਸਤਿਗੁਰੁਪਾਰਬ੍ਰਹਮੁਪਰਮੇਸਰੁਗੁਰਦੇਵਨਾਨਕਹਰਿਨਮਸਕਰਾ॥੧॥ਸਲੋਕੁ॥
ਆਪਹਿਕੀਆਕਰਾਇਆਆਪਹਿਕਰਨੈਜੋਗੁ॥ਨਾਨਕਏਕੋਰਵਿਰਹਿਆਦੂਸਰਹੋਆਨਹੋ
ਗੁ॥੧॥ਪਉੜੀ॥ ॥ਓਅੰਸਾਧਸਤਿਗੁਰਨਮਸਕਾਰੰ॥ਆਦਿਮਧਿਅੰਤਿਨਿਰੰਕਾਰੰ॥
ਆਪਹਿਸੁੰਨਆਪਹਿਸੁਖਆਸਨ॥ਆਪਹਿਸੁਨਤਆਪਹੀਜਾਸਨ॥ਆਪਨਆਪੁਆ
ਪਹਿਉਪਾਇਓ॥ਆਪਹਿਬਾਪਆਪਹੀਮਾਇਓ॥ਆਪਹਿਸੂਖਮਆਪਹਿਅਸਥੂਲਾ॥
ਲਖੀਨਜਾਈਨਾਨਕਲੀਲਾ॥੧॥ਕਰਿਕਿਰਪਾਪ੍ਰਭਦੀਨਦਇਆਲਾ॥ਤੇਰੇਸੰਤਨਕੀਮਨੁ
ਹੋਇਰਵਾਲਾ॥ਰਹਾਉ॥ਸਲੋਕੁ॥ ॥ਨਿਰੰਕਾਰਆਕਾਰਆਪਿਨਿਰਗੁਨਸਰਗੁਨਏਕ॥
ਏਕਹਿਏਕਬਖਾਨਨੋਨਾਨਕਏਕਅਨੇਕ॥੧॥ਪਉੜੀ॥ ॥ਓਅੰਗੁਰਮੁਖਿਕੀਓਅਕਾਰਾ॥

ਏਕਹਿਸੂਤਿਪਰੋਵਨਹਾਰਾ॥ਭਿੰਨਭਿੰਨਤ੍ਰੈਗੁਣਬਿਸਥਾਰੰ॥ਨਿਰਗੁਨਤੇਸਰਗੁਨਦ੍ਰਿਸਟਾਰੰ॥ ੧੨੫
ਸਗਲਭਾਤਿਕਰਿਕਰਹਿਉਪਾਇਓ॥ਜਨਮਮਰਨਮਨਮੋਹੁਬਢਾਇਓ॥ਦੁਹੂਭਾਤਿਤੇਆ
ਪਿਨਿਰਾਰਾ॥ਨਾਨਕਅੰਤੁਨਪਾਰਾਵਾਰਾ॥੨॥ਸਲੋਕੁ॥ ॥ਸੇਈਸਾਹਭਗਵੰਤਸੇਸਚੁਸੰ
ਪੈਹਰਿਰਾਸਿ॥ਨਾਨਕਸਚੁਸੁਚਿਪਾਈਐਤਿਹਸੰਤਨਕੈਪਾਸਿ॥੧॥ਪਵੜੀ॥ ॥ਸਸਾ
ਸਤਿਸਤਿਸਤਿਸੋਊ॥ਸਤਿਪੁਰਖਤੇਭਿੰਨਨਕੋਊ॥ਸੋਊਸਰਨਿਪਰੈਜਿਹਪਾਯੰ॥ਸਿਮਰਿ
ਸਿਮਰਿਗੁਨਗਾਇਸੁਨਾਯੰ॥ਸੰਸੈਭਰਮੁਨਹੀਕਛੁਬਿਆਪਤ॥ਪ੍ਰਗਟਪ੍ਰਤਾਪੁਤਾਹੂਕੋਜਾ
ਪਤ॥ਸੋਸਾਧੂਇਹਪਹੁਚਨਹਾਰਾ॥ਨਾਨਕਤਾਕੈਸਦਬਲਿਹਾਰਾ॥੩॥ਸਲੋਕੁ॥
ਧਨੁਧਨੁਕਹਾਪੁਕਾਰਤੇਮਾਇਆਮੋਹਸਭਕੂਰ॥ਨਾਮਬਿਹੂਨੇਨਾਨਕਾਹੋਤਜਾਤਸਭੁਧੂਰ॥੧॥
॥ਪਵੜੀ॥ ॥ਧਧਾਧੂਰਿਪੁਨੀਤਤੇਰੇਜਨੂਆ॥ਧਨਿਤੇਊਜਿਹਰੁਚਇਆਮਨੂਆ॥
॥ਧਨੁਨਹੀਬਾਛਹਿਸੁਰਗਨਆਛਹਿ॥ਅਤਿਪ੍ਰਿਅਪ੍ਰੀਤਿਸਾਧਰਜਰਾਚਹਿ॥ਧੰਧੇਕ
ਹਾਬਿਆਪਹਿਤਾਹੂ॥ਜੋਏਕਛਾਡਿਅਨਕਤਹਿਨਜਾਹੂ॥ਜਾਕੈਹੀਐਦੀਓਪ੍ਰਭਨਾਮ॥
ਨਾਨਕਸਾਧਪੂਰਨਭਗਵਾਨ॥੪॥ਸਲੋਕੁ॥ ॥ਅਨਿਕਭੇਖਅਰੁਙਿਆਨਧਿਆਨ
ਮਨਹਠਿਮਿਲਿਅਉਨਕੋਇ॥ਕਹੁਨਾਨਕਕਿਰਪਾਭਈਭਗਤੁਙਿਆਨੀਸੋਇ॥੧॥
ਪਉੜੀ॥ ॥ਙੰਙਾਙਿਆਨੁਨਹੀਮੁਖਬਾਤਉ॥ਅਨਿਕਜੁਗਤਿਸਾਸਤ੍ਰਕਰਿਭਾਤ
ਉ॥ਙਿਆਨੀਸੋਇਜਾਕੈਦ੍ਰਿੜਸੋਊ॥ਕਹਤਸੁਨਤਕਛੁਜੋਗੁਨਹੋਊ॥ਙਿਆਨੀਰਹਤ
ਆਗਿਆਦ੍ਰਿੜੁਜਾਕੈ॥ਉਸਨਸੀਤਸਮਸਰਿਸਭਤਾਕੈ॥ਙਿਆਨੀਤਤੁਗੁਰਮੁਖਿਬੀ
ਚਾਰੀ॥ਨਾਨਕਜਾਕਉਕਿਰਪਾਧਾਰੀ॥੫॥ਸਲੋਕੁ॥ ॥ਆਵਨਆਏਸ੍ਰਿਸਟਮਹਿ
ਬਿਨੁਬੂਝੇਪਸੁਢੋਰ॥ਨਾਨਕਗੁਰਮੁਖਿਸੋਬੁਝੈਜਾਕੈਭਾਗਮਥੋਰ॥੧॥ਪਉੜੀ॥
ਯਾਜੁਗਮਹਿਏਕਹਿਕਉਆਇਆ॥ਜਨਮਤਮੋਹਿਓਮੋਹਨੀਮਾਇਆ॥ਗਰਭਕੁੰਟ
ਮਹਿਉਰਧਤਪਕਰਤੇ॥ਸਾਸਿਸਾਸਿਸਿਮਰਤਪ੍ਰਭੁਰਹਤੇ॥ਉਰਝਿਪਰੇਜੋਛੋਡਿਛਡਾ
ਨਾ॥ਦੇਵਨਹਾਰੁਮਨਹਿਬਿਸਰਾਨਾ॥ਧਾਰਹੁਕਿਰਪਾਜਿਸਹਿਗੁਸਾਈ॥ਇਤਉਤਨਾਨਕ
ਤਿਸੁਬਿਸਰਹੁਨਾਹੀ॥੬॥ਸਲੋਕੁ॥ ॥ਆਵਤਹੁਕਮਿਬਿਨਾਸਹੁਕਮਿਆਗਿਆ
ਭਿੰਨਨਕੋਇ॥ਆਵਨਜਾਨਾਤਿਹਮਿਟੈਨਾਨਕਜਿਹਮਨਿਸੋਇ॥੧॥ਪਉੜੀ॥

ਏਊਜੀਅਬਹੁਤੁਗ੍ਰਭਵਾਸੇ॥ਮੋਹਮਗਨਮੀਠਜੋਨਿਫਾਸੇ॥ਇਨਮਾਇਆਤ੍ਰੈਗੁਣਬਸਿ
ਕੀਨੇ॥ਆਪਨਮੋਹਘਟੇਘਟਿਦੀਨੇ॥ਏਸਾਜਨਕਛੁਕਹਹੁਉਪਾਇਆ॥ਜਾਤੇਤਰਉਬਿ
ਖਮਇਹਮਾਇਆ॥ਕਰਿਕਿਰਪਾਸਤਸੰਗਿਮਿਲਾਏ॥ਨਾਨਕਤਾਕੈਨਿਕਟਿਨਮਾਏ॥
॥ਸਲੋਕੁ॥ ॥ਕਿਰਤਕਮਾਵਨਸੁਭਅਸੁਭਕੀਨੇਤਿਨਿਪ੍ਰਭਿਆਪਿ॥ਪਸੁਆਪਨ
ਹਉਹਉਕਰੈਨਾਨਕਬਿਨੁਹਰਿਕਹਾਕਮਾਤਿ॥੧॥ਪਉੜੀ॥ ॥ਏਕਹਿਆਪਿਕਰਾਵ
ਨਹਾਰਾ॥ਆਪਹਿਪਾਪਪੁੰਨਬਿਸਥਾਰਾ॥ਇਆਜੁਗਜਿਤੁਜਿਤੁਆਪਹਿਲਾਇਓ॥ਸੋ
ਸੋਪਾਇਓਜੁਆਪਿਦਿਵਾਇਓ॥ਉਆਕਾਅੰਤੁਨਜਾਨੈਕੋਊ॥ਜੋਜੋਕਰੈਸੋਊਫੁਨਿਹੋਊ
॥ਏਕਹਿਤੇਸਗਲਾਬਿਸਥਾਰਾ॥ਨਾਨਕਆਪਿਸਵਾਰਨਹਾਰਾ॥੮॥ਸਲੋਕੁ॥
ਰਾਚਿਰਹੇਬਨਿਤਾਬਿਨੋਦਕੁਸਮਰੰਗਬਿਖਸੋਰ॥ਨਾਨਕਤਿਹਸਰਨੀਪਰਉਬਿਨਸਿਜਾ
ਇਮੈਮੋਰ॥੧॥ਪਉੜੀ॥ ॥ਰੇਮਨਬਿਨੁਹਰਿਜਹਰਚਹੁਤਹਤਹਬੰਧਨਪਾਹਿ॥ਜਿ
ਹਬਿਧਿਕਤਹੂਨਛੂਟੀਐਸਾਕਤਤੇਊਕਮਾਹਿ॥ਹਉਹਉਕਰਤੇਕਰਮਰਤਤਾਕੋਭਾਰੁਅ
ਫਾਰ॥ਪ੍ਰੀਤਿਨਹੀਜਉਨਾਮਸਿਉਤਉਏਊਕਰਮਬਿਕਾਰ॥ਬਾਧੇਜਮਕੀਜੇਵਰੀਮੀਠੀ
ਮਾਇਆਰੰਗ॥ਭ੍ਰਮਕੇਮੋਹੇਨਹਬੁਝਹਿਸੋਪ੍ਰਭੁਸਦਹੂਸੰਗ॥ਲੇਖੈਗਣਤਨਛੂਟੀਐ
ਕਾਚੀਭੀਤਿਨਸੁਧਿ॥ਜਿਸਹਿਬੁਝਾਏਨਾਨਕਾਤਿਹਗੁਰਮੁਖਿਨਿਰਮਲਬੁਧਿ॥੯॥
ਸਲੋਕੁ॥ ॥ਟੂਟੇਬੰਧਨਜਾਸੁਕੇਹੋਆਸਾਧੂਸੰਗੁ॥ਜੋਰਾਤੇਰੰਗਏਕਕੈਨਾਨਕਗੂੜਾ
ਰੰਗੁ॥੧॥ਪਉੜੀ॥ ॥ਰਾਰਾਰੰਗਹੁਇਆਮਨੁਅਪਨਾ॥ਹਰਿਹਰਿਨਾਮੁਜਪਹੁਜਪੁਰਸ
ਨਾ॥ਰੇਰੇਦਰਗਹਕਹੈਨਕੋਊ॥ਆਉਬੈਠੁਆਦਰੁਸੁਭਦੇਊ॥ਉਆਮਹਲੀਪਾਵਹਿਤੂਬਾ
ਸਾ॥ਜਨਮਮਰਨਨਹਹੋਇਬਿਨਾਸਾ॥ਮਸਤਕਿਕਰਮੁਲਿਖਿਓਧੁਰਿਜਾਕੈ॥ਹਰਿਸੰ
ਪੈਨਾਨਕਘਰਿਤਾਕੈ॥੧੦॥ਸਲੋਕੁ॥ ॥ਲਾਲਚਝੂਠਬਿਕਾਰਮੋਹਬਿਆਪਤਮੂ
ੜੇਅੰਧ॥ਲਾਗਿਪਰੇਦੁਰਗੰਧਸਿਉਨਾਨਕਮਾਇਆਬੰਧ॥੧॥ਪਉੜੀ॥ ॥ਲ
ਲਾਲਪਟਿਬਿਖੈਰਸਰਾਤੇ॥ਅਹੰਬੁਧਿਮਾਇਆਮਦਮਾਤੇ॥ਇਆਮਾਇਆਮਹਿ
ਜਨਮਹਿਮਰਨਾ॥ਜਿਉਜਿਉਹੁਕਮੁਤਿਵੈਤਿਉਕਰਨਾ॥ਕੋਊਊਨਨਕੋਊਪੂਰਾ॥ਕੋਊ
ਸੁਘਰੁਨਕੋਊਮੂਰਾ॥ਜਿਤੁਜਿਤੁਲਾਵਹੁਤਿਤੁਤਿਤੁਲਗਨਾ॥ਨਾਨਕਠਾਕੁਰਸਦਾਅਲਿ

ਪਨਾ॥੧੧॥ਸਲੋਕੁ॥ ॥ਲਾਲਗੁਪਾਲਗੋਬਿੰਦਪ੍ਰਭਗਹਿਰਗੰਭੀਰਅਥਾਹ॥ਦੂਸ
ਰਨਾਹੀਅਵਰਕੋਨਾਨਕਬੇਪਰਵਾਹ॥੧॥ਪਉੜੀ॥ ॥ਲਲਾਤਾਕੈਲਵੈਨਕੋਊ॥ਏ
ਕਹਿਆਪਿਅਵਰਨਹਹੋਊ॥ਹੋਵਨਹਾਰੁਹੋਤਸਦਆਇਆ॥ਉਆਕਾਅੰਤੁਨਕਾਹੂਪਾ
ਇਆ॥ਕੀਟਹਸਤਿਮਹਿਪੂਰਸਮਾਨੇ॥ਪ੍ਰਗਟਪੁਰਖਸਭਠਾਊਜਾਨੇ॥ਜਾਕਉਦੀਨੋਹਰਿ
ਰਸੁਅਪਨਾ॥ਨਾਨਕਗੁਰਮੁਖਿਹਰਿਹਰਿਤਿਹਜਪਨਾ॥੧੨॥ਸਲੋਕੁ॥ ॥ਆਤਮਰ
ਸੁਜਿਹਜਾਨਿਆਹਰਿਰੰਗਸਹਜੇਮਾਣੁ॥ਨਾਨਕਧਨਿਧਨਿਧੰਨਿਜਨਆਏਤੇਪਰਵਾਣੁ॥
੧॥ਪਉੜੀ॥ ॥ਆਇਆਸਫਲਤਾਹੂਕੋਗਨੀਐ॥ਜਾਸੁਰਸਨਹਰਿਹਰਿਜਸੁਭਨੀ
ਐ॥ਆਇਬਸਹਿਸਾਧੂਕੈਸੰਗੇ॥ਅਨਦਿਨੁਨਾਮੁਧਿਆਵਹਿਰੰਗੇ॥ਆਵਤਸੋਜਨੁਨਾ
ਮਹਿਰਾਤਾ॥ਜਾਕਉਦਇਆਮਇਆਬਿਧਾਤਾ॥ਏਕਹਿਆਵਨਫਿਰਿਜੋਨਿਨਆ
ਇਆ॥ਨਾਨਕਹਰਿਕੈਦਰਸਿਸਮਾਇਆ॥੧੩॥ਸਲੋਕੁ॥ ॥ਯਾਸੁਜਪਤਮਨਿਹੋਇ
ਅਨੰਦੁਬਿਨਸੈਦੂਜਾਭਾਉ॥ਦੂਖਦਰਦਤ੍ਰਿਸਨਾਬੁਝੈਨਾਨਕਨਾਮਿਸਮਾਉ॥੧॥ਪਉੜੀ
॥ਯਯਾਜਾਰਉਦੁਰਮਤਿਦੋਊ॥ਤਿਸਹਿਤਿਆਗਿਸੁਖਸਹਜੇਸੋਊ॥ਯਯਾਜਾਇ
ਪਰਹੁਸੰਤਸਰਨਾ॥ਜਿਹਆਸਰਇਆਭਵਜਲੁਤਰਨਾ॥ਯਯਾਜਨਮਿਨਆਵੈਸੋਊ॥
ਏਕਨਾਮਲੇਮਨਹਿਪਰੋਊ॥ਯਯਾਜਨਮੁਨਹਾਰੀਐਗੁਰਪੂਰੇਕੀਟੇਕ॥ਨਾਨਕਤਿਹਸੁਖੁ
ਪਾਇਆਜਾਕੈਹੀਅਰੈਏਕ॥੧੪॥ਸਲੋਕੁ॥ ॥ਅੰਤਰਿਮਨਤਨਬਸਿਰਹੇਈਤ
ਊਤਕੇਮੀਤ॥ਗੁਰਿਪੂਰੈਉਪਦੇਸਿਆਨਾਨਕਜਪੀਐਨੀਤ॥੧॥ਪਉੜੀ॥ ॥ਅਨ
ਦਿਨੁਸਿਮਰਹੁਤਾਸੁਕਉਜੋਅੰਤਿਸਹਾਈਹੋਇ॥ਇਹਬਿਖਿਆਦਿਨਚਾਰਿਛਿਅਛਾ
ਡਿਚਲਿਓਸਭੁਕੋਇ॥ਕਾਕੋਮਾਤਪਿਤਾਸੁਤਧੀਆ॥ਗ੍ਰਿਹਬਨਿਤਾਕਛੁਸੰਗਿਨਲੀ
ਆ॥ਐਸੀਸੰਚਿਜੁਬਿਨਸਤਨਾਹੀ॥ਪਤਿਸੇਤੀਅਪੁਨੈਘਰਿਜਾਹੀ॥ਸਾਧਸੰਗਿਕ
ਲਿਕੀਰਤਨੁਗਾਇਆ॥ਨਾਨਕਤੇਤੇਬਹੁਰਿਨਆਇਆ॥੧੫॥ਸਲੋਕੁ॥ ॥ਅ
ਤਿਸੁੰਦਰਕੁਲੀਨਚਤੁਰਮੁਖਿਙਿਆਨੀਧਨਵੰਤ॥ਮਿਰਤਕਕਹੀਅਹਿਨਾਨਕਾਜਿਹ
ਪ੍ਰੀਤਿਨਹੀਭਗਵੰਤ॥੧॥ਪਉੜੀ॥ ॥ਙੰਙਾਖਟੁਸਾਸਤ੍ਰਹੋਇਙਿਆਤਾ॥ਪੂਰ
ਕੁਕੁੰਭਕਰੇਚਕਕਰਮਾਤਾ॥ਙਿਆਨਧਿਆਨਤੀਰਥਇਸਨਾਨੀ॥ਸੋਮਪਾਕਅਪਰਸ

ਉਦਿਆਨੀ॥ਗ੍ਰਾਮਨਾਮਸੰਗਿਮਨਿਨਹੀਹੋਤਤਾ॥ਜੋਕਛੁਕੀਨੋਸੋਊਅਨੇਤਾ॥ਊਆਤੇਊਤਮੁਗਨਉ
ਚੰਡਾਲਾ॥ਨਾਨਕਜਿਹਮਨਿਬਸਹਿਗੁਪਾਲਾ॥੧੬॥ਸਲੋਕੁ॥ ॥ਕੁੰਟਚਾਰਿਦਹਦਿਸਿ
ਭ੍ਰਮੇਕਰਮਕਿਰਤਿਕੀਰੇਖ॥ਸੂਖਦੂਖਮੁਕਤਿਜੋਨਿਨਾਨਕਲਿਖਿਓਲੇਖ॥੧॥ਪਵੜੀ॥
ਕਕਾਕਾਰਨਕਰਤਾਸੋਊ॥ਲਿਖਿਓਲੇਖੁਨਮੇਟਤਕੋਊ॥ਨਹੀਹੋਤਕਛੁਦੋਊਬਾਰਾ॥ਕਰਨੈਹਾਰੁ
ਨਭੂਲਨਹਾਰਾ॥ਕਾਹੂਪੰਥੁਦਿਖਾਰੈਆਪੈ॥ਕਾਹੂਉਦਿਆਨਭ੍ਰਮਤਪਛੁਤਾਪੈ॥ਆਪਨਖੇਲੁਆ
ਪਹੀਕੀਨੋ॥ਜੋਜੋਦੀਨੋਸੁਨਾਨਕਲੀਨੋ॥੧੭॥ਸਲੋਕੁ॥ ॥ਖਾਤਖਰਚਤਬਿਲਛਤਰਹੇ
ਟੂਟਿਨਜਾਹਿਭੰਡਾਰ॥ਹਰਿਹਰਿਜਪਤਅਨੇਕਜਨਨਾਨਕਨਾਹਿਸੁਮਾਰ॥੧॥ਪਉੜੀ॥
ਖਖਾਖੂਨਾਕਛੁਨਹੀਤਿਸੁਸੰਮ੍ਰਥਕੈਪਾਹਿ॥ਜੋਦੇਨਾਸੋਦੇਰਹਿਓਭਾਵੈਤਹਤਹਜਾਹਿ॥ਖਰਚੁ
ਖਜਾਨਾਨਾਮਧਨੁਇਆਭਗਤਨਕੀਰਾਸਿ॥ਖਿਮਾਗਰੀਬੀਅਨਦਸਹਜਜਪਤਰਹਹਿਗੁਣ
ਤਾਸ॥ਖੇਲਹਿਬਿਗਸਹਿਅਨਦਸਿਉਜਾਕਉਹੋਤਕ੍ਰਿਪਾਲ॥ਸਦੀਵਗਨੀਵਸੁਹਾਵਨੇਰਾ
ਮਨਾਮਗ੍ਰਿਹਿਮਾਲ॥ਖੇਦੁਨਦੂਖਨਡਾਨੁਤਿਹਜਾਕਉਨਦਰਿਕਰੀ॥ਨਾਨਕਜੋਪ੍ਰਭਭਾਣਿਆ
ਪੂਰੀਤਿਨਾਪਰੀ॥੧੮॥ਸਲੋਕੁ॥ ॥ਗਨਿਮਿਨਿਦੇਖਹੁਮਨੈਮਾਹਿਸਰਪਰਚਲਨੋਲੋ
ਗ॥ਆਸਅਨਿਤਗੁਰਮੁਖਿਮਿਟੈਨਾਨਕਨਾਮਅਰੋਗ॥੧॥ਪਉੜੀ॥ ॥ਗਗਾਗੋਬਿਦਗੁ
ਣਰਵਹੁਸਾਸਿਸਾਸਿਜਪਿਨੀਤ॥ਕਹਾਬਿਸਾਸਾਦੇਹਕਾਬਿਲਮਨਕਰਿਹੋਮੀਤ॥ਨਹਬਾਰਿ
ਕਨਹਜੋਬਨੈਨਹਬਿਰਧੀਕਛੁਬੰਧੁ॥ਓਹਬੇਰਾਨਹਬੂਝੀਐਜਉਆਇਪਰੈਜਮਫੰਧੁ॥
ਗਿਆਨੀਧਿਆਨੀਚਤੁਰਪੇਖਿਰਹਨੁਨਹੀਇਹਠਾਇ॥ਛਾਡਿਛਾਡਿਸਗਲੀਗਈਮੂੜਤ
ਹਾਲਪਟਾਹਿ॥ਗੁਰਪ੍ਰਸਾਦਿਸਿਮਰਤਰਹੈਜਾਹੂਮਸਤਕਿਭਾਗ॥ਨਾਨਕਆਏਸਫਲਤੇਜਾ
ਕਉਪ੍ਰਿਅਹਿਸੁਹਾਗ॥੧੯॥ਸਲੋਕੁ॥ ॥ਘੋਖੇਸਾਸਤ੍ਰਬੇਦਸਭਆਨਨਕਥਤਉਕੋਇ॥
ਆਦਿਜੁਗਾਦੀਹੁਣਿਹੋਵਤਨਾਨਕਏਕੈਸੋਇ॥੧॥ਪਉੜੀ॥ ॥ਘਘਾਘਾਲਹੁਮਨ
ਹਿਏਹਬਿਨੁਹਰਿਦੂਸਰਨਾਹਿ॥ਨਹਹੋਆਨਹਹੋਵਨਾਜਤਕਤਓਹੀਸਮਾਹਿ॥ਘੂਲਹਿਤਉ
ਮਨਜਉਆਵਹਿਸਰਨਾ॥ਨਾਮਤਤੁਕਲਿਮਹਿਪੁਨਹਚਰਨਾ॥ਘਾਲਿਘਾਲਿਅਨਿਕਪਛੁ
ਤਾਵਹਿ॥ਬਿਨੁਹਰਿਭਗਤਿਕਹਾਥਿਤਿਪਾਵਹਿ॥ਘੋਲਿਮਹਾਰਸੁਅੰਮ੍ਰਿਤੁਤਿਹਪੀਆ॥ਨਾ
ਨਕਹਰਿਗੁਰਿਜਾਕਉਦੀਆ॥੨੦॥ਸਲੋਕੁ॥ ॥ਙਣਿਘਾਲੇਸਭਦਿਵਸਸਾਸ

ਨਹਬਢਨਘਟਨਤਿਲੁਸਾਰ॥ਜੀਵਨਲੋਰਹਿਭ੍ਰਮਮੋਹਨਾਨਕਤੇਊਗਵਾਰ॥੧॥ਪਉੜੀ॥
ਙੰਙਾਙ੍ਰਾਸੈਕਾਲੁਤਿਹਜੋਸਾਕਤਪ੍ਰਭਿਕੀਨ॥ਅਨਿਕਜੋਨਿਜਨਮਹਿਮਰਹਿਆਤਮਰਾ
ਮੁਨਚੀਨ॥ਙਿਆਨਧਿਆਨਤਾਹੂਕਉਆਏ॥ਕਰਿਕਿਰਪਾਜਿਹਆਪਿਦਿਵਾਏ॥ਙ
ਣਤੀਙਣੀਨਹੀਕੋਊਛੂਟੈ॥ਕਾਚੀਗਾਗਰਿਸਰਪਰਫੂਟੈ॥ਸੋਜੀਵਤਜਿਹਜੀਵਤਜ
ਪਿਆ॥ਪ੍ਰਗਟਭਏਨਾਨਕਨਹਛਪਿਆ॥੨੧॥ਸਲੋਕੁ॥ ॥ਚਿਤਿਚਿਤਵਉਚ
ਰਣਾਰਬਿੰਦਊਧਕਵਲਬਿਗਸਾਂਤ॥ਪ੍ਰਗਟਭਏਆਪਹਿਗੁੋਬਿੰਦਨਾਨਕਸੰਤਮਤਾਂਤ
॥੧॥ਪਉੜੀ॥ ॥ਚਚਾਚਰਨਕਮਲਗੁਰਲਾਗਾ॥ਧਨਿਧਨਿਉਆਦਿਨਸੰਜੋਗਸ
ਭਾਗਾ॥ਚਾਰਿਕੁੰਟਦਹਦਿਸਿਭ੍ਰਮਿਆਇਓ॥ਭਈਕ੍ਰਿਪਾਤਬਦਰਸਨੁਪਾਇਓ॥ਚਾਰਬਿ
ਚਾਰਬਿਨਸਿਓਸਭਦੂਆ॥ਸਾਧਸੰਗਿਮਨੁਨਿਰਮਲਹੂਆ॥ਚਿੰਤਬਿਸਾਰੀਏਕਦ੍ਰਿਸ
ਟੇਤਾ॥ਨਾਨਕਗਿਆਨਅੰਜਨੁਜਿਹਨੇਤ੍ਰਾ॥੨੨॥ਸਲੋਕੁ॥ ॥ਛਾਤੀਸੀਤਲਮਨੁਸੁ
ਖੀਛੰਤਗੋਬਿਦਗੁਨਗਾਇ॥ਐਸੀਕਿਰਪਾਕਰਹੁਪ੍ਰਭਨਾਨਕਦਾਸਦਸਾਇ॥੧॥ਪਉੜੀ
॥ਛਛਾਛੋਹਰੇਦਾਸਤੁਮਾਰੇ॥ਦਾਸਦਾਸਨਕੇਪਾਨੀਹਾਰੇ॥ਛਛਾਛਾਰੁਹੋਤਤੇਰੇਸੰਤਾ॥ਅ
ਪਨੀਕ੍ਰਿਪਾਕਰਹੁਭਗਵੰਤਾ॥ਛਾਡਿਸਿਆਨਪਬਹੁਚਤੁਰਾਈ॥ਸੰਤਨਕੀਮਨਟੇਕਟਿ
ਕਾਈ॥ਛਾਰੁਕੀਪੁਤਰੀਪਰਮਗਤਿਪਾਈ॥ਨਾਨਕਜਾਕਉਸੰਤਸਹਾਈ॥੨੩॥ਸਲੋਕੁ॥
ਜੋਰਜੁਲਮਫੂਲਹਿਘਨੋਕਾਚੀਦੇਹਬਿਕਾਰ॥ਅਹੰਬੁਧਿਬੰਧਨਪਰੇਨਾਨਕਨਾਮਛੁਟਾਰ
॥ਪਉੜੀ॥ ॥ਜਜਾਜਾਨੈਹਉਕਛੁਹੂਆ॥ਬਾਧਿਓਜਿਉਨਲਿਨੀਭ੍ਰਮਿਸੂਆ॥ਜਉ
ਜਾਨੈਹਉਭਗਤੁਗਿਆਨੀ॥ਆਗੈਠਾਕੁਰਿਤਿਲੁਨਹੀਮਾਨੀ॥ਜਉਜਾਨੈਮੈਕਥਨੀਕਰਤਾ॥
ਬਿਆਪਾਰੀਬਸੁਧਾਜਿਉਫਿਰਤਾ॥ਸਾਧਸੰਗਿਜਿਹਹਉਮੈਮਾਰੀ॥ਨਾਨਕਤਾਕਉਮਿਲੇਮੁ
ਰਾਰੀ॥੨੪॥ਸਲੋਕੁ॥ ॥ਝਾਲਾਘੇਉਠਿਨਾਮੁਜਪਿਨਿਸਿਬਾਸੁਰਆਰਾਧਿ॥ਕਾਰ੍ਹਾਤੁਝੈ
ਨਬਿਆਪਈਨਾਨਕਮਿਟੈਉਪਾਧਿ॥੧॥ਪਉੜੀ॥ ॥ਝਝਾਝੂਰਨੁਮਿਟੈਤੁਮਾਰੋ॥ਰਾਮ
ਨਾਮਸਿਉਕਰਿਬਿਉਹਾਰੋ॥ਝੂਰਤਝੂਰਤਸਾਕਤਮੂਆ॥ਜਾਕੈਰਿਦੈਹੋਤਭਾਉਬੀਆ॥ਝ
ਰਹਿਕਸੰਮਲਪਾਪਤੇਰੇਮਨੂਆ॥ਅੰਮ੍ਰਿਤਕਥਾਸੰਤਸੰਗਿਸੁਨੂਆ॥ਝਰਹਿਕਾਮਕ੍ਰੋਧਦ੍ਰੁਸ
ਟਾਈ॥ਨਾਨਕਜਾਕਉਕ੍ਰਿਪਾਗੁਸਾਈ॥੨੫॥ਸਲੋਕੁ॥ ॥ਞਤਨਕਰਹੁਤੁਮਅਨਿਕ

ਬਿਧਿ ਰਹਨੁ ਨ ਪਾਵਹੁ ਮੀਤ ॥ ਜੀਵਤ ਰਹਹੁ ਹਰਿ ਹਰਿ ਭਜਹੁ ਨਾਨਕ ਨਾਮ ਪਰੀਤਿ ॥੧॥ ਪਵੜੀ ॥ ਞੰਞਾ ਞਾਣਹੁ ਦ੍ਰਿੜੁ ਸਹੀ ਬਿਨਸਿ ਜਾਤ ਏਹ ਹੇਤ ॥ ਗਣਤੀ ਗਣਉ ਨ ਗਣਿ ਸਕਉ ਊਠਿ ਸਿਧਾਰੇ ਕੇਤ ॥ ਞੰਞਾ ਪੇਖਉ ਸੋ ਬਿਨਸਤਉ ਕਾ ਸਿਉ ਕਰੀਐ ਸੰਗੁ ॥ ਞੰਞਾ ਞਾਣਹੁ ਇਆ ਬਿਧਿ ਸਹੀ ਚਿਤ ਝੂਠਉ ਮਾਇਆ ਰੰਗੁ ॥ ਞੰਞਾ ਞਾਣਤ ਸੋਈ ਸੰਤੁ ਸੁਇ ਭ੍ਰਮ ਤੇ ਕੀਚਤ ਭਿੰਨ ॥ ਅੰਧ ਕੂਪ ਤੇ ਤਿਹ ਕਢਹੁ ਜਿਹ ਹੋਵਹੁ ਸੁਪ੍ਰਸੰਨ ॥ ਞੰਞਾ ਕੈ ਹਾਥਿ ਸਮਰਥ ਤੇ ਕਾਰਨ ਕਰਨੈ ਜੋਗ ॥ ਨਾਨਕ ਤਿਹ ਉਸਤਤਿ ਕਰਉ ਞਾਹੂ ਕੀਓ ਸੰਜੋਗ ॥੨੬॥ ਸਲੋਕੁ ॥ ਟੂਟੇ ਬੰਧਨ ਜਨਮ ਮਰਨ ਸਾਧ ਸੇਵ ਸੁਖੁ ਪਾਇ ॥ ਨਾਨਕ ਮਨਹੁ ਨ ਬੀਸਰੈ ਗੁਣ ਨਿਧਿ ਗੋਬਿਦ ਰਾਇ ॥੧॥ ਪਉੜੀ ॥ ਟਹਲ ਕਰਹੁ ਤਉ ਏਕ ਕੀ ਜਾ ਤੇ ਬ੍ਰਿਥਾ ਨ ਕੋਇ ॥ ਮਨਿ ਤਨਿ ਮੁਖਿ ਹੀਐ ਬਸੈ ਜੋ ਚਾਹਹੁ ਸੋ ਹੋਇ ॥ ਟਹਲ ਮਹਲ ਤਾ ਕਉ ਮਿਲੈ ਜਾ ਕਉ ਸਾਧ ਕ੍ਰਿਪਾਲ ॥ ਸਾਧੂ ਸੰਗਤਿ ਤਉ ਬਸੈ ਜਉ ਆਪਨ ਹੋਹਿ ਦਇਆਲ ॥ ਟੋਹੇ ਟਾਹੇ ਬਹੁ ਭਵਨ ਬਿਨੁ ਨਾਵੈ ਸੁਖੁ ਨਾਹਿ ॥ ਟਲਹਿ ਜਾਮ ਕੇ ਦੂਤ ਤਿਹ ਜੁ ਸਾਧੂ ਸੰਗਿ ਸਮਾਹਿ ॥ ਬਾਰਿ ਬਾਰਿ ਜਾਉ ਸੰਤ ਸਦਕੇ ॥ ਨਾਨਕ ਪਾਪ ਬਿਨਾਸੇ ਕਦਿ ਕੇ ॥੨੭॥ ਸਲੋਕੁ ॥ ਠਾਕ ਨ ਹੋਤੀ ਤਿਨਹੁ ਦਰਿ ਜਿਹ ਹੋਵਹੁ ਸੁਪ੍ਰਸੰਨ ॥ ਜੋ ਜਨ ਪ੍ਰਭਿ ਅਪੁਨੇ ਕਰੇ ਨਾਨਕ ਤੇ ਧਨਿ ਧੰਨਿ ॥੧॥ ਪਉੜੀ ॥ ਠਠਾ ਮਨੂਆ ਠਾਹਹਿ ਨਾਹੀ ॥ ਜੋ ਸਗਲ ਤਿਆਗਿ ਏਕਹਿ ਲਪਟਾਹੀ ॥ ਠਹਕਿ ਠਹਕਿ ਮਾਇਆ ਸੰਗਿ ਮੂਏ ॥ ਉਆ ਕੈ ਕੁਸਲ ਨ ਕਤਹੂ ਹੂਏ ॥ ਠਾਂਢਿ ਪਰੀ ਸੰਤਹ ਸੰਗਿ ਬਸਿਆ ॥ ਅੰਮ੍ਰਿਤ ਨਾਮੁ ਤਹਾ ਜੀਅ ਰਸਿਆ ॥ ਠਾਕੁਰ ਅਪੁਨੇ ਜੋ ਜਨੁ ਭਾਇਆ ॥ ਨਾਨਕ ਉਆ ਕਾ ਮਨੁ ਸੀਤਲਾਇਆ ॥੨੮॥ ਸਲੋਕੁ ॥ ਡੰਡਉਤਿ ਬੰਦਨ ਅਨਿਕ ਬਾਰ ਸਰਬ ਕਲਾ ਸਮਰਥ ॥ ਡੋਲਨ ਤੇ ਰਾਖਹੁ ਪ੍ਰਭੂ ਨਾਨਕ ਦੇ ਕਰਿ ਹਥ ॥੧॥ ਪਉੜੀ ॥ ਡਡਾ ਡੇਰਾ ਇਹੁ ਨਹੀ ਜਹ ਡੇਰਾ ਤਹ ਜਾਨੁ ॥ ਉਆ ਡੇਰਾ ਕਾ ਸੰਜਮੋ ਗੁਰ ਕੈ ਸਬਦਿ ਪਛਾਨੁ ॥ ਇਆ ਡੇਰਾ ਕਉ ਸ੍ਰਮੁ ਕਰਿ ਘਾਲੈ ॥ ਜਾ ਕਾ ਤਸੂ ਨਹੀ ਸੰਗਿ ਚਾਲੈ ॥ ਉਆ ਡੇਰਾ ਕੀ ਸੋ ਮਿਤਿ ਜਾਨੈ ॥ ਜਾ ਕਉ ਦ੍ਰਿਸਟਿ ਪੂਰਨ ਭਗਵਾਨੈ ॥ ਡੇਰਾ ਨਿਹਚਲੁ ਸਚੁ ਸਾਧਸੰਗ ਪਾਇਆ ॥ ਨਾਨਕ ਤੇ ਜਨ ਨਹ ਡੋਲਾਇਆ ॥੨੯॥ ਸਲੋਕੁ ॥ ਢਾਹਨ ਲਾਗੇ ਧਰਮ ਰਾਇ ਕਿਨਹਿ ਨ ਘਾਲਿਓ ਬੰਧ ॥ ਨਾਨਕ ਉਬਰੇ ਜਪਿ ਹਰੀ ਸਾਧਸੰਗਿ ਸਨਬੰਧ ॥੧॥ ਪਉੜੀ ॥ ਢਢਾ ਢੂਢਤ ਕਹ ਫਿਰਹੁ ਢੂਢਨੁ ਇਆ ਮਨ ਮਾਹਿ ॥ ਸੰਗਿ ਤੁਹਾਰੈ ਪ੍ਰਭੁ ਬਸੈ

ਬਨੁ ਬਨੁ ਕਹਾ ਫਿਰਾਹਿ ॥ ਢੇਰੀ ਢਾਹਹੁ ਸਾਧਸੰਗਿ ਅਹੰਬੁਧਿ ਬਿਕਰਾਲ ॥ ਸੁਖੁ ਪਾਵਹੁ ਸਹਜੇ ਬਸਹੁ ਦਰਸਨੁ ਦੇਖਿ ਨਿਹਾਲ ॥ ਢੇਰੀ ਜਾਮੈ ਜਮਿ ਮਰੈ ਗਰਭ ਜੋਨਿ ਦੁਖ ਪਾਇ ॥ ਮੋਹ ਮਗਨ ਲਪਟਤ ਰਹੈ ਹਉ ਹਉ ਆਵੈ ਜਾਇ ॥ ਢਹਤ ਢਹਤ ਅਬ ਢਹਿ ਪਰੇ ਸਾਧ ਜਨਾ ਸਰਨਾਇ ॥ ਦੁਖ ਕੇ ਫਾਹੇ ਕਾਟਿਆ ਨਾਨਕ ਲੀਏ ਸਮਾਇ ॥੩੦॥ ਸਲੋਕੁ ॥ ਜਹ ਸਾਧੂ ਗੋਬਿਦ ਭਜਨੁ ਕੀਰਤਨੁ ਨਾਨਕ ਨੀਤ ॥ ਣਾ ਹਉ ਣਾ ਤੂੰ ਣਹ ਛੁਟਹਿ ਨਿਕਟਿ ਨ ਜਾਈਅਹੁ ਦੂਤ ॥੧॥ ਪਉੜੀ ॥ ਣਾਣਾ ਰਣ ਤੇ ਸੀਝੀਐ ਆਤਮ ਜੀਤੈ ਕੋਇ ॥ ਹਉਮੈ ਅਨ ਸਿਉ ਲਰਿ ਮਰੈ ਸੋ ਸੋਭਾ ਦੂ ਹੋਇ ॥ ਮਣੀ ਮਿਟਾਇ ਜੀਵਤ ਮਰੈ ਗੁਰ ਪੂਰੇ ਉਪਦੇਸ ॥ ਮਨੂਆ ਜੀਤੈ ਹਰਿ ਮਿਲੈ ਤਿਹ ਸੂਰਤਣ ਵੇਸ ॥ ਣਾ ਕੋ ਜਾਣੈ ਆਪਣੋ ਏਕਹਿ ਟੇਕ ਅਧਾਰ ॥ ਰੈਣਿ ਦਿਣਸੁ ਸਿਮਰਤ ਰਹੈ ਸੋ ਪ੍ਰਭੁ ਪੁਰਖੁ ਅਪਾਰ ॥ ਰੇਣ ਸਗਲ ਇਆ ਮਨੁ ਕਰੈ ਏਊ ਕਰਮ ਕਮਾਇ ॥ ਹੁਕਮੈ ਬੂਝੈ ਸਦਾ ਸੁਖੁ ਨਾਨਕ ਲਿਖਿਆ ਪਾਇ ॥੩੧॥ ਸਲੋਕੁ ॥ ਤਨੁ ਮਨੁ ਧਨੁ ਅਰਪਉ ਤਿਸੈ ਪ੍ਰਭੂ ਮਿਲਾਵੈ ਮੋਹਿ ॥ ਨਾਨਕ ਭ੍ਰਮ ਭਉ ਕਾਟੀਐ ਚੂਕੈ ਜਮ ਕੀ ਜੋਹ ॥੧॥ ਪਉੜੀ ॥ ਤਤਾ ਤਾ ਸਿਉ ਪ੍ਰੀਤਿ ਕਰਿ ਗੁਣ ਨਿਧਿ ਗੋਬਿਦ ਰਾਇ ॥ ਫਲ ਪਾਵਹਿ ਮਨ ਬਾਂਛਤੇ ਤਪਤਿ ਤੁਹਾਰੀ ਜਾਇ ॥ ਤ੍ਰਾਸ ਮਿਟੈ ਜਮ ਪੰਥ ਕੀ ਜਾਸੁ ਬਸੈ ਮਨਿ ਨਾਉ ॥ ਗਤਿ ਪਾਵਹਿ ਮਤਿ ਹੋਇ ਪ੍ਰਗਾਸ ਮਹਲੀ ਪਾਵਹਿ ਠਾਉ ॥ ਤਾਹੂ ਸੰਗਿ ਨ ਧਨੁ ਚਲੈ ਗ੍ਰਿਹ ਜੋਬਨ ਨਹ ਰਾਜ ॥ ਸੰਤ ਸੰਗਿ ਸਿਮਰਤ ਰਹਹੁ ਇਹੈ ਤੁਹਾਰੈ ਕਾਜ ॥ ਤਾਤਾ ਕਛੂ ਨ ਹੋਈ ਹੈ ਜਉ ਤਾਪ ਨਿਵਾਰੈ ਆਪ ॥ ਪ੍ਰਤਿਪਾਲੈ ਨਾਨਕ ਹਮਹਿ ਆਪਹਿ ਮਾਈ ਬਾਪ ॥੩੨॥ ਸਲੋਕੁ ॥ ਥਾਕੇ ਬਹੁ ਬਿਧਿ ਘਾਲਤੇ ਤ੍ਰਿਪਤਿ ਨ ਤ੍ਰਿਸਨਾ ਲਾਥ ॥ ਸੰਚਿ ਸੰਚਿ ਸਾਕਤ ਮੂਏ ਨਾਨਕ ਮਾਇਆ ਨ ਸਾਥ ॥੧॥ ਪਉੜੀ ॥ ਥਥਾ ਥਿਰੁ ਕੋਊ ਨਹੀ ਕਾਇ ਪਸਾਰਹੁ ਪਾਵ ॥ ਅਨਿਕ ਬੰਚ ਬਲ ਛਲ ਕਰਹੁ ਮਾਇਆ ਏਕ ਉਪਾਵ ॥ ਥੈਲੀ ਸੰਚਹੁ ਸ੍ਰਮੁ ਕਰਹੁ ਥਾਕਿ ਪਰਹੁ ਗਾਵਾਰ ॥ ਮਨ ਕੈ ਕਾਮਿ ਨ ਆਵਈ ਅੰਤੇ ਅਉਸਰ ਬਾਰ ॥ ਥਿਤਿ ਪਾਵਹੁ ਗੋਬਿਦ ਭਜਹੁ ਸੰਤਹ ਕੀ ਸਿਖ ਲੇਹੁ ॥ ਪ੍ਰੀਤਿ ਕਰਹੁ ਸਦ ਏਕ ਸਿਉ ਇਆ ਸਾਚਾ ਅਸਨੇਹੁ ॥ ਕਾਰਨ ਕਰਨ ਕਰਾਵਨੋ ਸਭ ਬਿਧਿ ਏਕੈ ਹਾਥ ॥ ਜਿਤੁ ਜਿਤੁ ਲਾਵਹੁ ਤਿਤੁ ਤਿਤੁ ਲਗਹਿ ਨਾਨਕ ਜੰਤ ਅਨਾਥ ॥੩੩॥ ਸਲੋਕੁ ॥ ਦਾਸਹ ਏਕੁ ਨਿਹਾਰਿਆ ਸਭੁ

ਕਛੂਦੇਵਨਹਾਰਾ॥ਜਾਣਿਸੁਜਾਣਿਸਿਮਰਤਰਹਹਿਨਾਨਕਦਰਸਅਧਾਰ॥੧॥ਪਉੜੀ॥ ਦ
ਦਾਦਾਤਾਏਕੁਹੈਸਭਕਉਦੇਵਨਹਾਰ॥ਦੇਂਦੇਤੋਟਿਨਆਵਈਅਗਨਤਭਰੇਭੰਡਾਰ॥ਦੈਨਹਾਰੁ
ਸਦਜੀਵਨਹਾਰਾ॥ਮਨਮੂਰਖਕਿਉਤਾਹਿਬਿਸਾਰਾ॥ਦੋਸੁਨਹੀਕਾਹੂਕਉਮੀਤਾ॥ਮਾਇਆਮੋ
ਹਬੰਧੁਪ੍ਰਭਿਕੀਤਾ॥ਦਰਦਨਿਵਾਰਹਿਜਾਕੇਆਪੇ॥ਨਾਨਕਤੇਤੇਗੁਰਮੁਖਿਧ੍ਰਾਪੇ॥੨੪॥ਸਲੋਕੁ
॥ਧਰਜੀਅਰੇਇਕਟੇਕਤੂਲਾਹਿਬਿਡਾਨੀਆਸ॥ਨਾਨਕਨਾਮੁਧਿਆਈਐਕਾਰਜੁਆਵੈਰਾ
ਸਿ॥੧॥ਪਉੜੀ॥ ਧਧਾਧਾਵਤਤਉਮਿਟੈਸੰਤਸੰਗਿਹੋਇਬਾਸੁ॥ਧੁਰਤੇਕਿਰਪਾਕਰਹੁ
ਆਪਿਤਉਹੋਇਮਨਹਿਪਰਗਾਸੁ॥ਧਨੁਸਾਚਾਤੇਊਸਚਸਾਹਾ॥ਹਰਿਹਰਿਪੂੰਜੀਨਾਮਬਿਸਾਹਾ
॥ਧੀਰਜੁਜਸੁਸੋਭਾਤਿਹਬਨਿਆ॥ਹਰਿਹਰਿਨਾਮੁਸ੍ਰਵਨਜਿਹਸੁਨਿਆ॥ਗੁਰਮੁਖਿਜਿਹਘ
ਟਿਰਹੇਸਮਾਈ॥ਨਾਨਕਤਿਹਜਨਮਿਲੀਵਡਾਈ॥੨੫॥ਸਲੋਕੁ॥ ਨਾਨਕਨਾਮੁਨਾਮੁ
ਜਪੁਜਪਿਆਅੰਤਰਿਬਾਹਰਿਰੰਗਿ॥ਗੁਰਿਪੂਰੈਉਪਦੇਸਿਆਨਰਕੁਨਾਹਿਸਾਧਸੰਗਿ॥੧॥
ਪਉੜੀ॥ ਨੰਨਾਨਰਕਿਪਰਹਿਤੇਨਾਹੀ॥ਜਾਕੈਮਨਿਤਨਿਨਾਮਬਸਾਹੀ॥ਨਾਮੁਨਿਧਾਨੁਗੁਰ
ਮੁਖਿਜੋਜਪਤੇ॥ਬਿਖੁਮਾਇਆਮਹਿਨਾਓਇਖਪਤੇ॥ਨੰਨਾਕਾਰੁਨਹੋਤਾਤਾਕਹੁ॥ਨਾਮਮੰਤ੍ਰੁ
ਗੁਰਿਦੀਨੋਜਾਕਹੁ॥ਨਿਧਿਨਿਧਾਨਹਰਿਅੰਮ੍ਰਿਤਪੂਰੇ॥ਤਹਬਾਜੇਨਾਨਕਅਨਹਦਤੂਰੇ॥੨੬॥
ਸਲੋਕੁ॥ ਪਤਿਰਾਖੀਗੁਰਿਪਾਰਬ੍ਰਹਮਤਜਿਪਰਪੰਚਮੋਹਬਿਕਾਰ॥ਨਾਨਕਸੋਊਆਰਾ
ਧੀਐਅੰਤੁਨਪਾਰਾਵਾਰੁ॥੧॥ਪਉੜੀ॥ ਪਪਾਪਰਮਿਤਿਪਾਰੁਨਪਾਇਆ॥ਪਤਿਤ
ਪਾਵਨਅਗਮਹਰਿਰਾਇਆ॥ਹੋਤਪੁਨੀਤਕੋਟਅਪਰਾਧੂ॥ਅੰਮ੍ਰਿਤਨਾਮੁਜਪਹਿਮਿਲਿਸਾ
ਧੂ॥ਪਰਪਚਧ੍ਰੋਹਮੋਹਮਿਟਨਾਈ॥ਜਾਕਉਰਾਖਹੁਆਪਿਗੁਸਾਈ॥ਪਾਤਿਸਾਹੁਛਤ੍ਰਸਿਰ
ਸੋਊ॥ਨਾਨਕਦੂਸਰਅਵਰੁਨਕੋਊ॥੨੭॥ਸਲੋਕੁ॥ ਫਾਹੇਕਾਟੇਮਿਟੇਗਵਨਫਤਿਹ
ਭਈਮਨਿਜੀਤ॥ਨਾਨਕਗੁਰਤੇਥਿਤਪਾਈਫਿਰਨਮਿਟੇਨਿਤਨੀਤ॥੧॥ਪਉੜੀ॥
ਫਫਾਫਿਰਤਫਿਰਤਤੂਆਇਆ॥ਦ੍ਰੁਲਭਦੇਹਕਲਿਜੁਗਮਹਿਪਾਇਆ॥ਫਿਰਿਇਆ
ਅਉਸਰੁਚਰੈਨਹਾਥਾ॥ਨਾਮੁਜਪਹੁਤਉਕਟੀਅਹਿਫਾਸਾ॥ਫਿਰਿਫਿਰਿਆਵਨਜਾਨੁਨ
ਹੋਈ॥ਏਕਹਿਏਕਜਪਹੁਜਪੁਸੋਈ॥ਕਰਹੁਕ੍ਰਿਪਾਪ੍ਰਭਕਰਨੈਹਾਰੇ॥ਮੇਲਿਲੇਹੁਨਾਨਕਬੇ
ਚਾਰੇ॥੨੮॥ਸਲੋਕੁ॥ ਬਿਨਉਸੁਨਹੁਤੁਮਪਾਰਬ੍ਰਹਮਦੀਨਦਇਆਲਗੁਪਾਲ॥

ਸੁਖਸੰਪੈਬਹੁਭੋਗਰਸਨਾਨਕਸਾਧਰਵਾਲ॥੧॥ਪਉੜੀ॥ ਬਬਾਬ੍ਰਹਮੁਜਾਨਤਤੇ
ਬ੍ਰਹਮਾ॥ਬੈਸਨੋਤੇਗੁਰਮੁਖਿਸੁਚਧਰਮਾ॥ਬੀਰਾਆਪਨਬੁਰਾਮਿਟਾਵੈ॥ਤਾਹੂਬੁਰਾਨਿਕਟਿ
ਨਹੀਆਵੈ॥ਬਾਧਿਓਆਪਨਹਉਹਉਬੰਧਾ॥ਦੋਸੁਦੇਤਆਗਹਕਉਅੰਧਾ॥ਬਾਤਚੀਤ
ਸਭਰਹੀਸਿਆਨਪ॥ਜਿਸਹਿਜਨਾਵਹੁਸੋਜਾਨੈਨਾਨਕ॥੩੯॥ਸਲੋਕੁ॥ ਭੈਭੰਜਨਅ
ਘਦੂਖਨਾਸਮਨਹਿਅਰਾਧਿਹਰੇ॥ਸੰਤਸੰਗਜਿਹਰਿਦਬਸਿਓਨਾਨਕਤੇਨਭ੍ਰਮੇ॥੧॥ਪਉੜੀ
॥ਭਭਾਭਰਮੁਮਿਟਾਵਹੁਅਪਨਾ॥ਇਆਸੰਸਾਰੁਸਗਲਹੈਸੁਪਨਾ॥ਭਰਮੇਸੁਰਿਨਰਦੇਵੀ
ਦੇਵਾ॥ਭਰਮੇਸਿਧਸਾਧਿਕਬ੍ਰਹਮੇਵਾ॥ਭਰਮਿਭਰਮਿਮਾਨੁਖਡਹਕਾਏ॥ਦੁਤਰਮਹਾਬਿਖਮ
ਇਹਮਾਏ॥ਗੁਰਮੁਖਿਭ੍ਰਮਭੈਮੋਹਮਿਟਾਇਆ॥ਨਾਨਕਤੇਹਪਰਮਸੁਖੁਪਾਇਆ॥੪੦॥
ਸਲੋਕੁ॥ ਮਾਇਆਡੋਲੈਬਹੁਬਿਧੀਮਨੁਲਪਟਿਓਤਿਹਸੰਗ॥ਮਾਗਨਤੇਜਿਹਤੁਮਰ
ਖਹੁਸੁਨਾਨਕਨਾਮਹਿਰੰਗ॥੧॥ਪਉੜੀ॥ ਮਮਾਮਾਗਨਹਾਰਇਆਨਾ॥ਦੇਨਹਾਰਦੇਰਹਿਓ
ਸੁਜਾਨਾ॥ਜੋਦੀਨੋਸੋਏਕਹਿਬਾਰ॥ਮਨਮੂਰਖਕਹਕਰਹਿਪੁਕਾਰ॥ਜਉਮਾਗਹਿਤਉਮਾਗਹਿਬੀ
ਆ॥ਜਾਤੇਕੁਸਲਨਕਾਹੂਥੀਆ॥ਮਾਗਨਿਮਾਗਤਏਕਹਿਮਾਗ॥ਨਾਨਕਜਾਤੇਪਰਹਿਪਰਾਗ॥
੪੧॥ਸਲੋਕੁ॥ ਮਤਿਪੂਰੀਪਰਧਾਨਤੇਗੁਰਪੂਰੇਮਨਮੰਤ॥ਜਿਹਜਾਨਿਓਪ੍ਰਭੁਆਪੁਨਾਨਾਨ
ਕਤੇਭਗਵੰਤ॥੧॥ਪਉੜੀ॥ ਮਮਾਜਾਹੂਮਰਮੁਪਛਾਨਾ॥ਭੇਟਤਸਾਧਸੰਗਪਤੀਆਨਾ॥
ਦੁਖਸੁਖਉਆਕੈਸਮਤਬੀਚਾਰਾ॥ਨਰਕਸੁਰਗਰਹਤਅਉਤਾਰਾ॥ਤਾਹੂਸੰਗਤਾਹੂਨਿਰਲੇ
ਪਾ॥ਪੂਰਨਘਟਘਟਪੁਰਖਬਿਸੇਖਾ॥ਉਆਰਸਮਹਿਉਆਹੂਸੁਖੁਪਾਇਆ॥ਨਾਨਕਲਿਪਤ
ਨਹੀਤਿਹਮਾਇਆ॥੪੨॥ਸਲੋਕੁ॥ ਯਾਰਮੀਤਸੁਨਿਸਾਜਨਹੁਬਿਨੁਹਰਿਛੂਟਨੁਨਾ
ਹਿ॥ਨਾਨਕਤਿਹਬੰਧਨਕਟੇਗੁਰਕੀਚਰਨੀਪਾਹਿ॥੧॥ਪਵੜੀ॥ ਯਯਾਜਤਨਕਰਤ
ਬਹੁਬਿਧੀਆ॥ਏਕਨਾਮਬਿਨੁਕਹਲਉਸਿਧੀਆ॥ਯਾਹੂਜਤਨਕਰਿਹੋਤਛੁਟਾਰਾ॥ਉਆ
ਹੂਜਤਨਸਾਧਸੰਗਾਰਾ॥ਯਾਉਬਰਨਧਾਰੈਸਭੁਕੋਊ॥ਉਆਹਿਜਪੇਬਿਨੁਉਬਰਨਹੋਊ॥ਯਾ
ਹੂਤਰਨਤਾਰਨਸਮਰਾਥਾ॥ਰਾਖਿਲੇਹੁਨਿਰਗੁਨਨਰਨਾਥਾ॥ਮਨਬਚਕ੍ਰਮਜਿਹਆਪਿਜਨਾ
ਈ॥ਨਾਨਕਤਿਹਮਤਿਪ੍ਰਗਟੀਆਈ॥੪੩॥ਸਲੋਕੁ॥ ਰੋਸੁਨਕਾਹੂਸੰਗਕਰਹੁਆ
ਪਨਆਪੁਬੀਚਾਰਿ॥ਹੋਇਨਿਮਾਨਾਜਗਿਰਹਹੁਨਾਨਕਨਦਰੀਪਾਰਿ॥੧॥ਪਉੜੀ॥

ਰਾਰਾਰੇਨਹੋਤਸਭਜਾਕੀ॥ਤਜਿਅਭਿਮਾਨੁਛੁਟੈਤੇਰੀਬਾਕੀ॥ਰਣਿਦਰਗਹਤਉਸੀਝਹਿਭਾ
ਈ॥ਜਉਗੁਰਮੁਖਿਰਾਮਨਾਮਲਿਵਲਾਈ॥ਰਹਤਰਹਤਰਹਿਜਾਹਿਬਿਕਾਰਾ॥ਗੁਰਪੂਰੇਕੈ
ਸਬਦਿਅਪਾਰਾ॥ਰਾਤੇਰੰਗਨਾਮਰਸਮਾਤੇ॥ਨਾਨਕਹਰਿਗੁਰਕੀਨੀਦਾਤੇ॥੪੪॥ਸਲੋਕੁ॥
ਲਾਲਚਝੂਠਬਿਖੈਬਿਆਧਿਇਆਦੇਹੀਮਹਿਬਾਸ॥ਹਰਿਹਰਿਅੰਮ੍ਰਿਤੁਗੁਰਮੁਖਿਪੀਆ
ਨਾਨਕਸੂਖਿਨਿਵਾਸ॥੧॥ਪਉੜੀ॥ ॥ਲਲਾਲਾਵਉਅਉਖਧਜਾਹੂ॥ਦੂਖਦਰਦ
ਤਿਹਮਿਟਹਿਖਿਨਾਹੂ॥ਨਾਮਅਉਖਧੁਜਿਹਰਿਦੈਹਿਤਾਵੈ॥ਤਾਹਿਰੋਗੁਸੁਪਨੈਨਹੀਆ
ਵੈ॥ਹਰਿਅਉਖਧੁਸਭਘਟਹੈਭਾਈ॥ਗੁਰਪੂਰੇਬਿਨੁਬਿਧਿਨਬਨਾਈ॥ਗੁਰਿਪੂਰੈਸੰਜ
ਮੁਕਰਿਦੀਆ॥ਨਾਨਕਤਉਫਿਰਿਦੂਖਨਬੀਆ॥੪੫॥ਸਲੋਕੁ॥ ॥ਵਾਸੁਦੇਵਸਰ
ਬਤ੍ਰੈਮੈਊਨਨਕਤਹੂਠਾਇ॥ਅੰਤਰਿਬਾਹਰਿਸੰਗਿਹੈਨਾਨਕਕਾਇਦੁਰਾਇ॥੧॥ਪਉੜੀ॥
ਵਵਾਵੈਰੁਨਕਰੀਐਕਾਹੂ॥ਘਟਘਟਅੰਤਰਿਬ੍ਰਹਮਸਮਾਹੂ॥ਵਾਸੁਦੇਵਜਲਥਲਮਹਿ
ਰਵਿਆ॥ਗੁਰਪ੍ਰਸਾਦਿਵਿਰਲੈਹੀਗਵਿਆ॥ਵੈਰਵਿਰੋਧਮਿਟੇਤਿਹਮਨਤੇ॥ਹਰਿਕੀਰ
ਤਨੁਗੁਰਮੁਖਿਜੋਸੁਨਤੇ॥ਵਰਨਚਿਹਨਸਗਲਹਤੇਰਹਤਾ॥ਨਾਨਕਹਰਿਹਰਿਗੁਰਮੁਖਿ
ਜੋਕਹਤਾ॥੪੬॥ਸਲੋਕੁ॥ ॥ਹਉਹਉਕਰਤਬਿਹਾਨੀਆਸਾਕਤਮੁਗਧਅਜਾਨ॥
ੜੜਕਿਮੂਏਜਿਉਤ੍ਰਿਖਾਵੰਤਨਾਨਕਕਿਰਤਕਮਾਨ॥੧॥ਪਉੜੀ॥ ॥ੜਾੜਾੜਾੜਿ
ਮਿਟੈਸੰਗਿਸਾਧੂ॥ਕਰਮਧਰਮਤਤੁਨਾਮਅਰਾਧੂ॥ਰੂੜੋਜਿਹਬਸਿਓਰਿਦਮਾਹੀ॥ਉਆਕੀ
ੜਾੜਿਮਿਟਤਬਿਨਸਾਹੀ॥ੜਾੜਿਕਰਤਸਾਕਤਗਾਵਾਰਾ॥ਜੇਹਜੀਐਅਹੰਬੁਧਿਬਿਕ
ਰਾ॥ੜਾੜਾੜਾੜਿਗੁਰਮੁਖਿੜਾੜਿਮਿਟਾਈ॥ਨਿਮਖਮਾਹਿਨਾਨਕਸਮਝਾਈ॥੪੭॥ਸਲੋਕੁ॥
ਸਾਧੂਕੀਮਨਓਟਗਹੁਉਕਤਿਸਿਆਨਪਤਿਆਗੁ॥ਗੁਰਦੀਖਿਆਜਿਹਮਨਿਬਸੈਨਾਨਕ
ਮਸਤਕਿਭਾਗੁ॥੧॥ਪਉੜੀ॥ ॥ਸਸਾਸਰਨਿਪਰੇਅਬਹਾਰੇ॥ਸਾਸਤ੍ਰਸਿਮ੍ਰਿਤਿਬੇ
ਦਪੂਕਾਰੇ॥ਸੋਧਤਸੋਧਤਸੋਧਬੀਚਾਰਾ॥ਬਿਨੁਹਰਿਭਜਨਨਹੀਛੁਟਕਾਰਾ॥ਸਾਸਿਸਾਸਿਹ
ਮਭੂਲਨਹਾਰੇ॥ਤੁਮਸਮਰਥਅਗਨਤਅਪਾਰੇ॥ਸਰਨਿਪਰੇਕੀਰਾਖੁਦਇਆਲਾ॥ਨਾਨ
ਕਤੁਮਰੇਬਾਲਗੁਪਾਲਾ॥੪੮॥ਸਲੋਕੁ॥ ॥ਖੁਦੀਮਿਟੀਤਬਸੁਖਭਏਮਨਤਨਭ
ਏਅਰੋਗ॥ਨਾਨਕਦ੍ਰਿਸਟੀਆਇਆਉਸਤਤਿਕਰਨੈਜੋਗੁ॥੧॥ਪਉੜੀ॥

ਖਖਾਖਰਾਸਰਾਹਉਤਾਹੂ॥ਜੋਖਿਨਮਹਿਊਨੇਸੁਭਰਭਰਾਹੂ॥ਖਰਾਨਿਮਾਨੋਹੋਤਪਰਾਨੀ॥ਅਨ
ਦਿਨੁਜਾਪੈਪ੍ਰਭਨਿਰਬਾਨੀ॥ਭਾਵੈਖਸਮਤਉਆਸੁਖੁਦੇਤਾ॥ਪਾਰਬ੍ਰਹਮੁਐਸੋਆਗਨ
ਤਾ॥ਅਸੰਖਖਤੇਖਿਨਬਖਸਨਹਾਰਾ॥ਨਾਨਕਸਾਹਿਬਸਦਾਦਇਆਰਾ॥੪੯॥ਸਲੋਕੁ॥
ਸਤਿਕਹਉਸੁਨਿਮਨਮੇਰੇਸਰਨਿਪਰਹੁਹਰਿਰਾਇ॥ਉਕਤਿਸਿਆਨਪਸਗਲਤਿਆਗਿ
ਨਾਨਕਲਏਸਮਾਇ॥੧॥ਪਉੜੀ॥ ॥ਸਸਾਸਿਆਨਪਛਾਡੁਇਆਨਾ॥ਹਿਕਮ
ਤਿਹੁਕਮਿਨਪ੍ਰਭੁਪਤੀਆਨਾ॥ਸਹਸਭਾਤਿਕਰਹਿਚਤੁਰਾਈ॥ਸੰਗਿਤੁਹਾਰੈਏਕਨਜਾਈ
॥ਸੋਊਸੋਊਜਪਿਦਿਨਰਾਤੀ॥ਰੇਜੀਅਚਲੈਤੁਹਾਰੈਸਾਥੀ॥ਸਾਧਸੇਵਾਲਾਵੈਜਿਹਆਪੈ॥
ਨਾਨਕਤਾਕਉਦੂਖੁਨਬਿਆਪੈ॥੫੦॥ਸਲੋਕੁ॥ ॥ਹਰਿਹਰਿਮੁਖਤੇਬੋਲਨਾਮਨਿਵੂ
ਠੈਸੁਖੁਹੋਇ॥ਨਾਨਕਸਭਮਹਿਰਵਿਰਹਿਆਥਾਨਥਨੰਤਰਿਸੋਇ॥੧॥ਪਉੜੀ॥ ॥ਹੇਰ
ਉਘਟਿਘਟਿਸਗਲਕੈਪੂਰਿਰਹੇਭਗਵਾਨ॥ਹੋਵਤਆਏਸਦਸਦੀਵਦੁਖਭੰਜਨਗੁਰਗਿ
ਆਨ॥ਹਉਛੁਟਕੈਹੋਇਅਨੰਦੁਤਿਹਹਉਨਾਹੀਤਹਆਪਿ॥ਹਤੇਦੂਖਜਨਮਹਮਰਨਸੰਤ
ਸੰਗਪਰਤਾਪ॥ਹਿਤਕਰਿਨਾਮਦ੍ਰਿੜੈਦਇਆਲਾ॥ਸੰਤਹੁਸੰਗਿਹੋਤਕਿਰਪਾਲਾ॥ਓਰੈਕਛੂ
ਨਕਿਨਹੂਕੀਆ॥ਨਾਨਕਸਭੁਕਛੁਪ੍ਰਭਤੇਹੂਆ॥੫੧॥ਸਲੋਕੁ॥ ॥ਲੇਖੈਕਤਹਿਨਛੂ
ਟੀਐਖਿਨੁਖਿਨੁਭੂਲਨਹਾਰ॥ਬਖਸਨਹਾਰਬਖਸਿਲੈਨਾਨਕਪਾਰਿਉਤਾਰ॥੧॥ਪਉੜੀ॥
ਲੂਣਹਰਾਮੀਗੁਨਹਗਾਰਬੇਗਾਨਾਅਲਪਮਤਿ॥ਜੀਉਪਿੰਡੁਜਿਨਿਸੁਖਦੀਏਤਾਹਿਨਜਾ
ਨਤਤਤ॥ਲਾਹਾਮਾਇਆਕਾਰਨੇਦਹਦਿਸਿਢੂਢਨਜਾਇ॥ਦੇਵਨਹਾਰਦਾਤਾਰਪ੍ਰਭਨਿਮ
ਖਨਮਨਹਿਬਸਾਇ॥ਲਾਲਚਝੂਠਬਿਕਾਰਮੋਹਇਆਸੰਪੈਮਨਮਾਹਿ॥ਲੰਪਟਚੋਰਨਿੰ
ਦਕਮਹਾਤਿਨਹੂਸੰਗਿਬਿਹਾਇ॥ਤੁਧੁਭਾਵੈਤਾਬਖਸਿਲੈਹਿਖੋਟੇਸੰਗਿਖਰੇ॥ਨਾਨਕਭਾਵੈ
ਪਾਰਬ੍ਰਹਮਪਾਹਨਨੀਰਿਤਰੇ॥੫੨॥ਸਲੋਕੁ॥ ॥ਖਾਤਪੀਤਖੇਲਤਹਸਤਭਰਮੇਜਨ
ਮਅਨੇਕ॥ਭਵਜਲਤੇਕਾਢਹੁਪ੍ਰਭੂਨਾਨਕਤੇਰੀਟੇਕ॥੧॥ਪਉੜੀ॥ ॥ਖੇਲਤਖੇਲ
ਤਆਇਓਅਨਿਕਜੋਨਿਦੁਖਪਾਇ॥ਖੇਦਮਿਟੇਸਾਧੂਮਿਲਤਸਤਿਗੁਰਬਚਨਸਮਾਇ॥
ਖਿਮਾਗਹੀਸਚੁਸੰਚਿਓਖਾਇਓਅੰਮ੍ਰਿਤੁਨਾਮ॥ਖਰੀਕ੍ਰਿਪਾਠਾਕੁਰਭਈਅਨਦਸੂਖਬਿਸ੍ਰਾਮ
॥ਖੇਪਨਿਬਾਹੀਬਹੁਤੁਲਾਭਘਰਿਆਏਪਤਿਵੰਤ॥ਖਰਾਦਿਲਾਸਾਗੁਰਿਦੀਆਆਇਮਿ

ਲੋਭਗਰਬੰਤਾ॥ਆਪਨਕੀਆਕਰਹਿਆਪਿਆਗੈਪਾਛੈਆਪਿ॥ਨਾਨਕਕਉਸੋਊਸਰਾਹੀਐਜਿ
ਘਟਿਘਟਿਰਹਿਆਬਿਆਪਿ॥੫੪॥ਸਲੋਕੁ॥ ॥ਆਇਓਪ੍ਰਭਸਰਨਾਗਤੀਕਿਰਪਾਨਿ
ਧਿਦਇਆਲ॥ਏਕਅਖਰੁਹਰਿਮਨਿਬਸਤਨਾਨਕਹੋਤਨਿਹਾਲ॥੧॥ਪਉੜੀ॥
ਅਖਰਮਹਿਤ੍ਰਿਭਵਨਪ੍ਰਭਿਧਾਰੇ॥ਅਖਰਕਰਿਕਰਿਬੇਦਬੀਚਾਰੇ॥ਅਖਰਸਾਸਤ੍ਰਸਿੰਮ੍ਰਿ
ਤਿਪੁਰਾਨਾ॥ਅਖਰਨਾਦਕਥਨਵਖ੍ਯ੍ਯਾਨਾ॥ਅਖਰਮੁਕਤਿਜੁਗਤਿਭੈਭਰਮਾ॥ਅਖਰਕਰਮ
ਕਿਰਤਿਸੁਚਿਧਰਮਾ॥ਦ੍ਰਿਸਟਿਮਾਨਅਖਰਹੈਜੇਤਾ॥ਨਾਨਕਪਾਰਬ੍ਰਹਮਨਿਰਲੇਪਾ॥੫੪॥
ਸਲੋਕੁ॥ ॥ਹਥਿਕਲੰਮਅਗੰਮਮਸਤਕਿਲਿਖਾਵਤੀ॥ਉਰਝਿਰਹਿਓਸਭਸੰਗਿਅ
ਨੂਪਰੂਪਾਵਤੀ॥ਉਸਤਤਿਕਹਨੁਨਜਾਇਮੁਖਹੁਤੁਹਾਰੀਆ॥ਮੋਹੀਦੇਖਿਦਰਸੁਨਾਨਕਬ
ਲਿਹਾਰੀਆ॥੧॥ਪਉੜੀ॥ ॥ਹੇਅਚੁਤਹੇਪਾਰਬ੍ਰਹਮਅਬਿਨਾਸੀਅਘਨਾਸਹੇ
ਪੂਰਨਹੇਸਰਬਮੈਦੁਖਭੰਜਨਗੁਣਤਾਸ॥ਹੇਸੰਗੀਹੇਨਿਰੰਕਾਰਹੇਨਿਰਗੁਣਸਭਟੇਕ॥ਹੇ
ਗੋਬਿਦਹੇਗੁਣਨਿਧਾਨਜਾਕੈਸਦਾਬਿਬੇਕ॥ਹੇਅਪਰੰਪਰਹਰਿਹਰੇਹਹਿਭੀਹੋਵਨਹਾਰ
॥ਹੇਸੰਤਹਕੈਸਦਾਸੰਗਿਨਿਧਾਰਾਆਧਾਰ॥ਹੇਠਾਕੁਰਹਉਦਾਸਰੋਮੈਨਿਰਗੁਨਗੁਨੁਨਹੀਕੋਇ
॥ਨਾਨਕਦੀਜੈਨਾਮਦਾਨੁਰਾਖਉਹੀਐਪਰੋਇ॥੫੫॥ਸਲੋਕੁ॥ ॥ਗੁਰਦੇਵਮਾਤਾ
ਗੁਰਦੇਵਪਿਤਾਗੁਰਦੇਵਸੁਆਮੀਪਰਮੇਸੁਰਾ॥ਗੁਰਦੇਵਸਖਾਅਗਿਆਨਭੰਜਨੁਗੁਰਦੇ
ਵਬੰਧਿਪਸਹੋਦਰਾ॥ਗੁਰਦੇਵਦਾਤਾਹਰਿਨਾਮੁਉਪਦੇਸੈਗੁਰਦੇਵਮੰਤੁਨਿਰੋਧਰਾ॥ਗੁਰ
ਦੇਵਸਾਂਤਿਸਤਿਬੁਧਿਮੂਰਤਿਗੁਰਦੇਵਪਾਰਸਪਰਸਪਰਾ॥ਗੁਰਦੇਵਤੀਰਥੁਅੰਮ੍ਰਿਤ
ਸਰੋਵਰੁਗੁਰਗਿਆਨਮਜਨੁਅਪਰੰਪਰਾ॥ਗੁਰਦੇਵਕਰਤਾਸਭਿਪਾਪਹਰਤਾਗੁਰਦੇਵ
ਪਤਿਤਪਵਿਤਕਰਾ॥ਗੁਰਦੇਵਆਦਿਜੁਗਾਦਿਜੁਗੁਜੁਗੁਗੁਰਦੇਵਮੰਤੁਹਰਿਜਪਿ
ਉਧਰਾ॥ਗੁਰਦੇਵਸੰਗਤਿਪ੍ਰਭਮੇਲਿਕਰਿਕਿਰਪਾਹਮਮੂੜਪਾਪੀਜਿਤੁਲਗਿਤ
ਰਾ॥ਗੁਰਦੇਵਸਤਿਗੁਰੁਪਾਰਬ੍ਰਹਮੁਪਰਮੇਸਰੁਗੁਰਦੇਵਨਾਨਕਹਰਿਨਮਸਕਰਾ॥੧॥
ਏਹੁਸਲੋਕੁਆਦਿਅੰਤਿਪੜਣਾ॥

ਗਉੜੀਸੁਖਮਨੀਮਃ੫ ਸਲੋਕੁ॥ ੴਸਤਿਗੁਰਪ੍ਰਸਾਦਿ॥
ਆਦਿਗੁਰਏਨਮਹ॥ਜੁਗਾਦਿਗੁਰਏਨਮਹ॥ਸਤਿਗੁਰਏਨਮਹ॥ਸ੍ਰੀਗੁਰਦੇਵਏਨਮਹ॥
੧॥ਅਸਟਪਦੀ॥ ॥ਸਿਮਰਉਸਿਮਰਿਸਿਮਰਿਸੁਖੁਪਾਵਉ॥ਕਲਿਕਲੇਸਤਨ
ਮਾਹਿਮਿਟਾਵਉ॥ਸਿਮਰਉਜਾਸੁਬਿਸੁੰਭਰਏਕੈ॥ਨਾਮੁਜਪਤਅਗਨਤਅਨੇਕੈ॥ਬੇਦ
ਪੁਰਾਨਸਿੰਮ੍ਰਿਤਿਸੁਧਾਖ੍ਯਰ॥ਕੀਨੇਰਾਮਨਾਮਇਕਆਖ੍ਯਰ॥ਕਿਨਕਾਏਕਜਿਸੁਜੀਅ
ਬਸਾਵੈ॥ਤਾਕੀਮਹਿਮਾਗਨੀਨਆਵੈ॥ਕਾਂਖੀਏਕੈਦਰਸਤੁਹਾਰੋ॥ਨਾਨਕਉਨਸੰਗਿ
ਮੋਹਿਉਧਾਰੋ॥੧॥ਸੁਖਮਨੀਸੁਖਅੰਮ੍ਰਿਤਪ੍ਰਭਨਾਮੁ॥ਭਗਤਜਨਾਕੈਮਨਿਬਿਸ੍ਰਾਮ॥
ਰਹਾਉ॥ਪ੍ਰਭਕੈਸਿਮਰਨਿਗਰਭਿਨਬਸੈ॥ਪ੍ਰਭਕੈਸਿਮਰਨਿਦੂਖੁਜਮੁਨਸੈ॥ਪ੍ਰਭਕੈ
ਸਿਮਰਨਿਕਾਲੁਪਰਹਰੈ॥ਪ੍ਰਭਕੈਸਿਮਰਨਿਦੁਸਮਨੁਟਰੈ॥ਪ੍ਰਭਸਿਮਰਤਕਛੁਬਿਘ
ਨੁਨਲਾਗੈ॥ਪ੍ਰਭਕੈਸਿਮਰਨਿਅਨਦਿਨੁਜਾਗੈ॥ਪ੍ਰਭਕੈਸਿਮਰਨਿਭਉਨਬਿਆਪੈ॥ਪ੍ਰ
ਭਕੈਸਿਮਰਨਿਦੁਖੁਨਸੰਤਾਪੈ॥ਪ੍ਰਭਕਾਸਿਮਰਨੁਸਾਧਕੈਸੰਗਿ॥ਸਰਬਨਿਧਾਨਨਾਨਕ
ਹਰਿਰੰਗਿ॥੨॥ਪ੍ਰਭਕੈਸਿਮਰਨਿਰਿਧਿਸਿਧਿਨਉਨਿਧਿ॥ਪ੍ਰਭਕੈਸਿਮਰਨਿਗਿਆਨੁ
ਧਿਆਨੁਤਤੁਬੁਧਿ॥ਪ੍ਰਭਕੈਸਿਮਰਨਿਜਪਤਪਪੂਜਾ॥ਪ੍ਰਭਕੈਸਿਮਰਨਿਬਿਨਸੈਦੂਜਾ
॥ਪ੍ਰਭਕੈਸਿਮਰਨਿਤੀਰਥਇਸਨਾਨੀ॥ਪ੍ਰਭਕੈਸਿਮਰਨਿਦਰਗਹਮਾਨੀ॥ਪ੍ਰਭਕੈਸਿਮ
ਰਨਿਹੋਇਸੁਭਲਾ॥ਪ੍ਰਭਕੈਸਿਮਰਨਿਸੁਫਲਫਲਾ॥ਸੇਸਿਮਰਹਿਜਿਨਆਪਿਸਿ
ਮਰਾਏ॥ਨਾਨਕਤਾਕੈਲਾਗਉਪਾਏ॥੩॥ਪ੍ਰਭਕਾਸਿਮਰਨੁਸਭਤੇਊਚਾ॥ਪ੍ਰਭਕੈਸਿ
ਮਰਨਿਉਧਰੇਮੂਚਾ॥ਪ੍ਰਭਕੈਸਿਮਰਨਿਤ੍ਰਿਸਨਾਬੁਝੈ॥ਪ੍ਰਭਕੈਸਿਮਰਨਿਸਭੁਕਿਛੁਸੁਝੈ
॥ਪ੍ਰਭਕੈਸਿਮਰਨਿਨਾਹੀਜਮਤ੍ਰਾਸਾ॥ਪ੍ਰਭਕੈਸਿਮਰਨਿਪੂਰਨਆਸਾ॥ਪ੍ਰਭਕੈਸਿਮਰਨਿ
ਮਨਕੀਮਲੁਜਾਇ॥ਅੰਮ੍ਰਿਤਨਾਮੁਰਿਦਮਾਹਿਸਮਾਇ॥ਪ੍ਰਭਜੀਬਸਹਿਸਾਧਕੀਰਸ
ਨਾ॥ਨਾਨਕਜਨਕਾਦਾਸਨਿਦਸਨਾ॥੪॥ਪ੍ਰਭਕਉਸਿਮਰਹਿਸੇਧਨਵੰਤੇ॥ਪ੍ਰਭਕਉ
ਸਿਮਰਹਿਸੇਪਤਿਵੰਤੇ॥ਪ੍ਰਭਕਉਸਿਮਰਹਿਸੇਜਨਪਰਵਾਨ॥ਪ੍ਰਭਕਉਸਿਮਰਹਿਸੇ
ਪੁਰਖਪ੍ਰਧਾਨ॥ਪ੍ਰਭਕਉਸਿਮਰਹਿਸਿਬੇਮੁਹਤਾਜੇ॥ਪ੍ਰਭਕਉਸਿਮਰਹਿਸਿਸਰਬਕੇ
ਰਾਜੇ॥ਪ੍ਰਭਕਉਸਿਮਰਹਿਸੇਸੁਖਵਾਸੀ॥ਪ੍ਰਭਕਉਸਿਮਰਹਿਸਦਾਅਬਿਨਾਸੀ॥ਸਿ

ਮਰਨਿਤੇਲਾਗੇਜਿਨਆਪਿਦਇਆਲਾ॥ਨਾਨਕਜਨਕੀਮੰਗੈਰਵਾਲਾ॥੫॥ਪ੍ਰਭ
ਕਉਸਿਮਰਹਿਸੇਪਰਉਪਕਾਰੀ॥ਪ੍ਰਭਕਉਸਿਮਰਹਿਤਿਨਸਦਬਲਿਹਾਰੀ॥ਪ੍ਰਭਕ
ਉਸਿਮਰਹਿਸੇਮੁਖਸੁਹਾਵੇ॥ਪ੍ਰਭਕਉਸਿਮਰਹਿਤਿਨਸੂਖਿਬਿਹਾਵੈ॥ਪ੍ਰਭਕਉਸਿਮ
ਰਹਿਤਿਨਆਤਮੁਜੀਤਾ॥ਪ੍ਰਭਕਉਸਿਮਰਹਿਤਿਨਨਿਰਮਲਰੀਤਾ॥ਪ੍ਰਭਕਉਸਿਮਰ
ਹਿਤਿਨਅਨਦਘਨੇਰੇ॥ਪ੍ਰਭਕਉਸਿਮਰਹਿਬਸਹਿਹਰਿਨੇਰੇ॥ਸੰਤਕ੍ਰਿਪਾਤੇਅਨਦਿ
ਨੁਜਾਗਿ॥ਨਾਨਕਸਿਮਰਨੁਪੂਰੈਭਾਗਿ॥੬॥ਪ੍ਰਭਕੈਸਿਮਰਨਿਕਾਰਜਪੂਰੇ॥ਪ੍ਰਭਕੈ
ਸਿਮਰਨਿਕਬਹੁਨਝੂਰੇ॥ਪ੍ਰਭਕੈਸਿਮਰਨਿਹਰਿਗੁਨਬਾਨੀ॥ਪ੍ਰਭਕੈਸਿਮਰਨਿਸਹ
ਜਿਸਮਾਨੀ॥ਪ੍ਰਭਕੈਸਿਮਰਨਿਨਿਹਚਲਆਸਨੁ॥ਪ੍ਰਭਕੈਸਿਮਰਨਿਕਮਲਬਿਗ
ਸਨੁ॥ਪ੍ਰਭਕੈਸਿਮਰਨਿਅਨਹਦਝੁਨਕਾਰ॥ਸੁਖੁਪ੍ਰਭਸਿਮਰਨਕਾਅੰਤੁਨਪਾਰ॥
ਸਿਮਰਹਿਸੇਜਨਜਿਨਕਉਪ੍ਰਭਮਇਆ॥ਨਾਨਕਤਿਨਜਨਸਰਨੀਪਇਆ॥੭॥
ਹਰਿਸਿਮਰਨੁਕਰਿਭਗਤਪ੍ਰਗਟਾਏ॥ਹਰਿਸਿਮਰਨਿਲਗਿਬੇਦਉਪਾਏ॥ਹਰਿਸਿਮ
ਰਨਿਭਏਸਿਧਜਤੀਦਾਤੇ॥ਹਰਿਸਿਮਰਨਿਨੀਚਚਹੁਕੁੰਟਜਾਤੇ॥ਹਰਿਸਿਮਰਨਿਧਾਰੀਸਭ
ਧਰਨਾ॥ਸਿਮਰਿਸਿਮਰਿਹਰਿਕਾਰਨਕਰਨਾ॥ਹਰਿਸਿਮਰਨਿਕੀਓਸਗਲਅਕਾਰਾ॥ਹਰਿਸਿ
ਮਰਨਮਹਿਆਪਿਨਿਰੰਕਾਰਾ॥ਕਰਿਕਿਰਪਾਜਿਸੁਆਪਿਬੁਝਾਇਆ॥ਨਾਨਕਗੁਰਮੁਖਿਹਰਿ
ਸਿਮਰਨੁਤਿਨਿਪਾਇਆ॥੮॥੧॥ਸਲੋਕੁ॥ ॥ਦੀਨਦਰਦਦੁਖਭੰਜਨਾਘਟਿਘਟਿਨਾਥ
ਅਨਾਥ॥ਸਰਣਿਤੁਮ੍ਹਾਰੀਆਇਓਨਾਨਕਕੇਪ੍ਰਭਸਾਥ॥੧॥ਅਸਟਪਦੀ॥ ॥ਜਹਮਾਤ
ਪਿਤਾਸੁਤਮੀਤਨਭਾਈ॥ਮਨਊਹਾਨਾਮੁਤੇਰੈਸੰਗਿਸਹਾਈ॥ਜਹਮਹਾਭਇਆਨਦੂਤਜ
ਮਦਲੈ॥ਤਹਕੇਵਲਨਾਮੁਸੰਗਿਤੇਰੈਚਲੈ॥ਜਹਮੁਸਕਲਹੋਵੈਅਤਿਭਾਰੀ॥ਹਰਿਕੋਨਾਮੁ
ਖਿਨਮਾਹਿਉਧਾਰੀ॥ਅਨਿਕਪੁਨਹਚਰਨਕਰਤਨਹੀਤਰੈ॥ਹਰਿਕੋਨਾਮੁਕੋਟਿਪਾਪਪਰਹਰੈ
॥ਗੁਰਮੁਖਿਨਾਮੁਜਪਹੁਮਨਮੇਰੇ॥ਨਾਨਕਪਾਵਹੁਸੂਖਘਨੇਰੇ॥੧॥ਸਗਲਸ੍ਰਿਸਟਿਕੋਰਾਜ
ਦੁਖੀਆ॥ਹਰਿਕਾਨਾਮੁਜਪਤਹੋਇਸੁਖੀਆ॥ਲਾਖਕਰੋਰੀਬੰਧੁਨਪਰੈ॥ਹਰਿਕਾਨਾਮੁਜ
ਪਤਨਿਸਤਰੈ॥ਅਨਿਕਮਾਇਆਰੰਗਤਿਖਨਬੁਝਾਵੈ॥ਹਰਿਕਾਨਾਮੁਜਪਤਆਘਾਵੈ॥ਜਿ
ਹਮਾਰਗਿਇਹੁਜਾਤਇਕੇਲਾ॥ਤਹਹਰਿਕਾਨਾਮੁਸੰਗਿਹੋਤਸੁਹੇਲਾ॥ਐਸਾਨਾਮੁਮਨਸਦਾਧਿ

ਆਈਐ॥ਨਾਨਕਗੁਰਮੁਖਿਪਰਮਗਤਿਪਾਈਐ॥੨॥ਛੂਟਤਨਹੀਕੋਟਿਲਖਬਾਹੀ॥ਨਾਮੁ
ਜਪਤਤਹਪਾਰਿਪਰਾਹੀ॥ਅਨਿਕਬਿਘਨਜਹਆਇਸੰਘਾਰੈ॥ਹਰਿਕਾਨਾਮੁਤਤਕਾਲਉਧ
ਰੈ॥ਅਨਿਕਜੋਨਿਜਨਮੈਮਰਿਜਾਮ॥ਨਾਮੁਜਪਤਪਾਵੈਬਿਸ੍ਰਾਮ॥ਹਉਮੈਲਾਮਲੁਕਬਹੁਨ
ਧੋਵੈ॥ਹਰਿਕਾਨਾਮੁਕੋਟਿਪਾਪਖੋਵੈ॥ਐਸਾਨਾਮੁਜਪਹੁਮਨਰੰਗਿ॥ਨਾਨਕਪਾਈਐਸਾਧਕੈਸੰ
ਗਿ॥੩॥ਜਿਹਮਾਰਗਕੇਗਨੇਜਾਹਿਨਕੋਸਾ॥ਹਰਿਕਾਨਾਮੁਊਹਾਸੰਗਿਤੋਸਾ॥ਜਿਹਪੈਡੈਮਹਾ
ਅੰਧਗੁਬਾਰਾ॥ਹਰਿਕਾਨਾਮੁਸੰਗਿਉਜੀਆਰਾ॥ਜਹਾਪੰਥਿਤੇਰਾਕੋਨਸਿਞਾਨੂ॥ਹਰਿਕਾਨਾਮੁ
ਤਹਨਾਲਿਪਛਾਨੂ॥ਜਹਮਹਾਭਇਆਨਤਪਤਿਬਹੁਘਾਮ॥ਤਹਹਰਿਕੇਨਾਮਕੀਤੁਮਊਪਰਿ
ਛਾਮ॥ਜਹਾਤ੍ਰਿਖਾਮਨਤੁਝੁਆਕਰਖੈ॥ਤਹਨਾਨਕਹਰਿਹਰਿਅੰਮ੍ਰਿਤੁਬਰਖੈ॥੪॥ਭਗਤ
ਜਨਾਕੀਬਰਤਨਿਨਾਮੁ॥ਸੰਤਜਨਾਕੈਮਨਿਬਿਸ੍ਰਾਮੁ॥ਹਰਿਕਾਨਾਮੁਦਾਸਕੀਓਟ॥ਹਰਿਕੈਨ
ਮਿਉਧਰੇਜਨਕੋਟਿ॥ਹਰਿਜਸੁਕਰਤਸੰਤਦਿਨੁਰਾਤਿ॥ਹਰਿਹਰਿਅਉਖਧੁਸਾਧਕਮਾਤਿ॥
ਹਰਿਜਨਕੈਹਰਿਨਾਮੁਨਿਧਾਨੁ॥ਪਾਰਬ੍ਰਹਮਿਜਨਕੀਨੋਦਾਨ॥ਮਨਤਨਰੰਗਿਰਤੇਰੰਗਏਕੈ॥ਨਾਨ
ਕਜਨਕੈਬਿਰਤਿਬਿਬੇਕੈ॥੫॥ਹਰਿਕਾਨਾਮੁਜਨਕਉਮੁਕਤਿਜੁਗਤਿ॥ਹਰਿਕੈਨਾਮਿਜਨਕਉ
ਤ੍ਰਿਪਤਿਭੁਗਤਿ॥ਹਰਿਕਾਨਾਮੁਜਨਕਾਰੂਪਰੰਗੁ॥ਹਰਿਨਾਮੁਜਪਤਕਬਪਰੈਨਭੰਗੁ॥ਹਰਿਕਾ
ਨਾਮੁਜਨਕੀਵਡਿਆਈ॥ਹਰਿਕੈਨਾਮਿਜਨਸੋਭਾਪਾਈ॥ਹਰਿਕਾਨਾਮੁਜਨਕਉਭੋਗਜੋਗ॥
ਹਰਿਨਾਮੁਜਪਤਕਛੁਨਾਹਿਬਿਓਗੁ॥ਜਨੁਰਾਤਾਹਰਿਨਾਮਕੀਸੇਵਾ॥ਨਾਨਕਪੂਜੈਹਰਿਹਰਿਦੇ
ਵਾ॥੬॥ਹਰਿਹਰਿਜਨਕੈਮਾਲੁਖਜੀਨਾ॥ਹਰਿਧਨੁਜਨਕਉਆਪਿਪ੍ਰਭਿਦੀਨਾ॥ਹਰਿਹਰਿ
ਜਨਕੈਓਟਸਤਾਣੀ॥ਹਰਿਪ੍ਰਤਾਪਿਜਨਅਵਰਨਜਾਣੀ॥ਓਤਿਪੋਤਿਜਨਹਰਿਰਸਿਰਾਤੇ॥
ਸੁੰਨਸਮਾਧਿਨਾਮਰਸਮਾਤੇ॥ਆਠਪਹਰਜਨੁਹਰਿਹਰਿਜਪੈ॥ਹਰਿਕਾਭਗਤੁਪ੍ਰਗਟਨਹੀਛ
ਪੈ॥ਹਰਿਕੀਭਗਤਿਮੁਕਤਿਬਹੁਕਰੇ॥ਨਾਨਕਜਨਸੰਗਿਕੇਤੇਤਰੇ॥੭॥ਪਾਰਜਾਤੁਇਹੁਹ
ਰਿਕੋਨਾਮ॥ਕਾਮਧੇਨਹਰਿਹਰਿਗੁਣਗਾਮ॥ਸਭਤੇਊਤਮਹਰਿਕੀਕਥਾ॥ਨਾਮੁਸੁਨਤਦਰਦ
ਦੂਖਲਥਾ॥ਨਾਮਕੀਮਹਿਮਾਸੰਤਰਿਦਵਸੈ॥ਸੰਤਪ੍ਰਤਾਪਿਦੁਰਤੁਸਭੁਨਸੈ॥ਸੰਤਕਾਸੰਗੁਵ
ਡਭਾਗੀਪਾਈਐ॥ਸੰਤਕੀਸੇਵਾਨਾਮੁਧਿਆਈਐ॥ਨਾਮਤੁਲਿਕਛੁਅਵਰੁਨਹੋਇ॥ਨਾਨ
ਕਗੁਰਮੁਖਿਨਾਮੁਪਾਵੈਜਨੁਕੋਇ॥੮॥੨॥ਸਲੋਕੁ॥ ॥ਬਹੁਸਾਸਤ੍ਰਬਹੁਸਿਮ੍ਰਿਤੀਪੇਖੇ

ਸਰਬ ਢਢੋਲਿ ॥ ਪੂਜਸਿ ਨਾਹੀ ਹਰਿ ਹਰੇ ਨਾਨਕ ਨਾਮ ਅਮੋਲ ॥੧॥ ਅਸਟਪਦੀ ॥

ਜਪ ਤਾਪ ਗਿਆਨ ਸਭਿ ਧਿਆਨ ॥ ਖਟ ਸਾਸਤ੍ਰ ਸਿਮ੍ਰਿਤਿ ਵਖਿਆਨ ॥ ਜੋਗ ਅਭਿਆਸ ਕਰਮ ਧ੍ਰਮ ਕਿਰਿਆ ॥ ਸਗਲ ਤਿਆਗਿ ਬਨ ਮਧੇ ਫਿਰਿਆ ॥ ਅਨਿਕ ਪ੍ਰਕਾਰ ਕੀਏ ਬਹੁ ਜਤਨਾ ॥ ਪੁੰਨ ਦਾਨ ਹੋਮੇ ਬਹੁ ਰਤਨਾ ॥ ਸਰੀਰੁ ਕਟਾਇ ਹੋਮੈ ਕਰਿ ਰਾਤੀ ॥ ਵਰਤ ਨੇਮ ਕਰੈ ਬਹੁ ਭਾਤੀ ॥ ਨਹੀ ਤੁਲਿ ਰਾਮ ਨਾਮ ਬੀਚਾਰ ॥ ਨਾਨਕ ਗੁਰਮੁਖਿ ਨਾਮੁ ਜਪੀਐ ਇਕ ਬਾਰ ॥੧॥

ਨਉ ਖੰਡ ਪ੍ਰਿਥਮੀ ਫਿਰੈ ਚਿਰੁ ਜੀਵੈ ॥ ਮਹਾ ਉਦਾਸੁ ਤਪੀਸਰੁ ਥੀਵੈ ॥ ਅਗਨਿ ਮਾਹਿ ਹੋਮਤ ਪਰਾਨ ॥ ਕਨਿਕ ਅਸ੍ਵ ਹੈਵਰ ਭੂਮਿ ਦਾਨ ॥ ਨਿਉਲੀ ਕਰਮ ਕਰੈ ਬਹੁ ਆਸਨ ॥ ਜੈਨ ਮਾਰਗ ਸੰਜਮ ਅਤਿ ਸਾਧਨ ॥ ਨਿਮਖ ਨਿਮਖ ਕਰਿ ਸਰੀਰੁ ਕਟਾਵੈ ॥ ਤਉ ਭੀ ਹਉਮੈ ਮੈਲੁ ਨ ਜਾਵੈ ॥ ਹਰਿ ਕੇ ਨਾਮ ਸਮਸਰਿ ਕਛੁ ਨਾਹਿ ॥ ਨਾਨਕ ਗੁਰਮੁਖਿ ਨਾਮੁ ਜਪਤ ਗਤਿ ਪਾਹਿ ॥੨॥

ਮਨ ਕਾਮਨਾ ਤੀਰਥ ਦੇਹ ਛੁਟੈ ॥ ਗਰਬੁ ਗੁਮਾਨੁ ਨ ਮਨ ਤੇ ਹੁਟੈ ॥ ਸੋਚ ਕਰੈ ਦਿਨਸੁ ਅਰੁ ਰਾਤਿ ॥ ਮਨ ਕੀ ਮੈਲੁ ਨ ਤਨ ਤੇ ਜਾਤਿ ॥ ਇਸੁ ਦੇਹੀ ਕਉ ਬਹੁ ਸਾਧਨਾ ਕਰੈ ॥ ਮਨ ਤੇ ਕਬਹੂ ਨ ਬਿਖਿਆ ਟਰੈ ॥ ਜਲਿ ਧੋਵੈ ਬਹੁ ਦੇਹ ਅਨੀਤਿ ॥ ਸੁਧ ਕਹਾ ਹੋਇ ਕਾਚੀ ਭੀਤਿ ॥ ਮਨ ਹਰਿ ਕੇ ਨਾਮ ਕੀ ਮਹਿਮਾ ਊਚ ॥ ਨਾਨਕ ਨਾਮਿ ਉਧਰੇ ਪਤਿਤ ਬਹੁ ਮੂਚ ॥੩॥

ਬਹੁਤੁ ਸਿਆਣਪ ਜਮ ਕਾ ਭਉ ਬਿਆਪੈ ॥ ਅਨਿਕ ਜਤਨ ਕਰਿ ਤ੍ਰਿਸਨ ਨਾ ਧ੍ਰਾਪੈ ॥ ਭੇਖ ਅਨੇਕ ਅਗਨਿ ਨਹੀ ਬੁਝੈ ॥ ਕੋਟਿ ਉਪਾਵ ਦਰਗਹ ਨਹੀ ਸਿਝੈ ॥ ਛੂਟਸਿ ਨਾਹੀ ਊਭ ਪਇਆਲਿ ॥ ਮੋਹਿ ਬਿਆਪਹਿ ਮਾਇਆ ਜਾਲਿ ॥ ਅਵਰ ਕਰਤੂਤਿ ਸਗਲੀ ਜਮੁ ਡਾਨੈ ॥ ਗੋਵਿੰਦ ਭਜਨ ਬਿਨੁ ਤਿਲੁ ਨਹੀ ਮਾਨੈ ॥ ਹਰਿ ਕਾ ਨਾਮੁ ਜਪਤ ਦੁਖੁ ਜਾਇ ॥ ਨਾਨਕ ਬੋਲੈ ਸਹਜਿ ਸੁਭਾਇ ॥੪॥

ਚਾਰਿ ਪਦਾਰਥ ਜੇ ਕੋ ਮਾਗੈ ॥ ਸਾਧ ਜਨਾ ਕੀ ਸੇਵਾ ਲਾਗੈ ॥ ਜੇ ਕੋ ਆਪੁਨਾ ਦੂਖੁ ਮਿਟਾਵੈ ॥ ਹਰਿ ਹਰਿ ਨਾਮੁ ਰਿਦੈ ਸਦ ਗਾਵੈ ॥ ਜੇ ਕੋ ਅਪੁਨੀ ਸੋਭਾ ਲੋਰੈ ॥ ਸਾਧਸੰਗਿ ਇਹ ਹਉਮੈ ਛੋਰੈ ॥ ਜੇ ਕੋ ਜਨਮ ਮਰਣ ਤੇ ਡਰੈ ॥ ਸਾਧ ਜਨਾ ਕੀ ਸਰਨੀ ਪਰੈ ॥ ਜਿਸੁ ਜਨ ਕਉ ਪ੍ਰਭ ਦਰਸ ਪਿਆਸਾ ॥ ਨਾਨਕ ਤਾ ਕੈ ਬਲਿ ਬਲਿ ਜਾਸਾ ॥੫॥

ਸਗਲ ਪੁਰਖ ਮਹਿ ਪੁਰਖੁ ਪ੍ਰਧਾਨੁ ॥ ਸਾਧਸੰਗਿ ਜਾ ਕਾ ਮਿਟੈ ਅਭਿਮਾਨੁ ॥ ਆਪਸ ਕਉ ਜੋ ਜਾਣੈ ਨੀਚਾ ॥ ਸੋਊ ਗਨੀਐ ਸਭ ਤੇ ਊਚਾ ॥ ਜਾ ਕਾ ਮਨੁ ਹੋਇ ਸਗਲ ਕੀ ਰੀਨਾ ॥ ਹਰਿ ਹਰਿ ਨਾਮੁ ਤਿਨਿ ਘਟਿ ਘਟਿ ਚੀਨਾ ॥ ਮਨ ਅਪੁਨੇ ਤੇ ਬੁਰਾ ਮਿਟਾਨਾ ॥ ਪੇਖੈ ਸਗਲ ਸ੍ਰਿਸਟਿ ਸਾਜਨਾ ॥ ਸੂਖ ਦੂਖ ਜਨ ਸਮ ਦ੍ਰਿਸਟੇਤਾ ॥ ਨਾਨਕ ਪਾਪ ਪੁੰਨ ਨਹੀ ਲੇਪਾ ॥੬॥

ਨਿਰਧਨ ਕਉ ਧਨੁ ਤੇਰੋ ਨਾਉ ॥ ਨਿਥਾਵੇ ਕਉ ਨਾਉ ਤੇਰਾ ਥਾਉ ॥ ਨਿਮਾਨੇ ਕਉ ਪ੍ਰਭ ਤੇਰੋ ਮਾਨੁ ॥ ਸਗਲ ਘਟਾ ਕਉ ਦੇਵਹੁ ਦਾਨੁ ॥ ਕਰਨ ਕਰਾਵਨਹਾਰ ਸੁਆਮੀ ॥ ਸਗਲ ਘਟਾ ਕੇ ਅੰਤਰਜਾਮੀ ॥ ਅਪਨੀ ਗਤਿ ਮਿਤਿ ਜਾਨਹੁ ਆਪੇ ॥ ਆਪਨ ਸੰਗਿ ਆਪਿ ਪ੍ਰਭ ਰਾਤੇ ॥ ਤੁਮ੍ਹਰੀ ਉਸਤਤਿ ਤੁਮ ਤੇ ਹੋਇ ॥ ਨਾਨਕ ਅਵਰੁ ਨ ਜਾਨਸਿ ਕੋਇ ॥੭॥

ਸਰਬ ਧਰਮ ਮਹਿ ਸ੍ਰੇਸਟ ਧਰਮੁ ॥ ਹਰਿ ਕੋ ਨਾਮੁ ਜਪਿ ਨਿਰਮਲ ਕਰਮੁ ॥ ਸਗਲ ਕ੍ਰਿਆ ਮਹਿ ਊਤਮ ਕਿਰਿਆ ॥ ਸਾਧਸੰਗਿ ਦੁਰਮਤਿ ਮਲੁ ਹਿਰਿਆ ॥ ਸਗਲ ਉਦਮ ਮਹਿ ਉਦਮੁ ਭਲਾ ॥ ਹਰਿ ਕਾ ਨਾਮੁ ਜਪਹੁ ਜੀਅ ਸਦਾ ॥ ਸਗਲ ਬਾਨੀ ਮਹਿ ਅੰਮ੍ਰਿਤ ਬਾਨੀ ॥ ਹਰਿ ਕੋ ਜਸੁ ਸੁਨਿ ਰਸਨ ਬਖਾਨੀ ॥ ਸਗਲ ਥਾਨ ਤੇ ਓਹੁ ਊਤਮ ਥਾਨੁ ॥ ਨਾਨਕ ਜਿਹ ਘਟਿ ਵਸੈ ਹਰਿ ਨਾਮੁ ॥੮॥੩॥

ਸਲੋਕੁ ॥ ਨਿਰਗੁਨੀਆਰ ਇਆਨਿਆ ਸੋ ਪ੍ਰਭੁ ਸਦਾ ਸਮਾਲਿ ॥ ਜਿਨਿ ਕੀਆ ਤਿਸੁ ਚੀਤਿ ਰਖੁ ਨਾਨਕ ਨਿਬਹੀ ਨਾਲਿ ॥੧॥ ਅਸਟਪਦੀ ॥

ਰਮਈਆ ਕੇ ਗੁਨ ਚੇਤਿ ਪਰਾਨੀ ॥ ਕਵਨ ਮੂਲ ਤੇ ਕਵਨ ਦ੍ਰਿਸਟਾਨੀ ॥ ਜਿਨਿ ਤੂੰ ਸਾਜਿ ਸਵਾਰਿ ਸੀਗਾਰਿਆ ॥ ਗਰਭ ਅਗਨਿ ਮਹਿ ਜਿਨਹਿ ਉਬਾਰਿਆ ॥ ਬਾਰ ਬਿਵਸਥਾ ਤੁਝਹਿ ਪਿਆਰੈ ਦੂਧ ॥ ਭਰਿ ਜੋਬਨ ਭੋਜਨ ਸੁਖ ਸੂਧ ॥ ਬਿਰਧਿ ਭਇਆ ਊਪਰਿ ਸਾਕ ਸੈਨ ॥ ਮੁਖਿ ਅਪਿਆਉ ਬੈਠ ਕਉ ਦੈਨ ॥ ਇਹੁ ਨਿਰਗੁਨੁ ਗੁਨੁ ਕਛੂ ਨ ਬੂਝੈ ॥ ਬਖਸਿ ਲੇਹੁ ਤਉ ਨਾਨਕ ਸੀਝੈ ॥੧॥

ਜਿਹ ਪ੍ਰਸਾਦਿ ਧਰ ਊਪਰਿ ਸੁਖਿ ਬਸਹਿ ॥ ਸੁਤ ਭ੍ਰਾਤ ਮੀਤ ਬਨਿਤਾ ਸੰਗਿ ਹਸਹਿ ॥ ਜਿਹ ਪ੍ਰਸਾਦਿ ਪੀਵਹਿ ਸੀਤਲ ਜਲਾ ॥ ਸੁਖਦਾਈ ਪਵਨੁ ਪਾਵਕੁ ਅਮੁਲਾ ॥ ਜਿਹ ਪ੍ਰਸਾਦਿ ਭੋਗਹਿ ਸਭਿ ਰਸਾ ॥ ਸਗਲ ਸਮਗ੍ਰੀ ਸੰਗਿ ਸਾਥਿ ਬਸਾ ॥ ਦੀਨੇ ਹਸਤ ਪਾਵ ਕਰਨ ਨੇਤ੍ਰ ਰਸਨਾ ॥ ਤਿਸਹਿ ਤਿਆਗਿ ਅਵਰ ਸੰਗਿ ਰਚਨਾ ॥ ਐਸੇ ਦੋਖ ਮੂੜ ਅੰਧ ਬਿਆਪੇ ॥ ਨਾਨਕ ਕਾਢਿ ਲੇਹੁ ਪ੍ਰਭ ਆਪੇ ॥੨॥

ਆਦਿ ਅੰਤਿ ਜੋ ਰਾਖਨਹਾਰੁ ॥ ਤਿਸ ਸਿਉ ਪ੍ਰੀਤਿ ਨ ਕਰੈ ਗਵਾਰੁ ॥ ਜਾ ਕੀ ਸੇਵਾ ਨਵ ਨਿਧਿ ਪਾਵੈ ॥ ਤਾ ਸਿਉ ਮੂੜਾ ਮਨੁ ਨਹੀ ਲਾਵੈ ॥ ਜੋ ਠਾਕੁਰੁ ਸਦ ਸਦਾ ਹਜੂਰੇ ॥ ਤਾ ਕਉ ਅੰਧਾ ਜਾਨਤ ਦੂਰੇ ॥ ਜਾ ਕੀ ਟਹਲ ਪਾਵੈ ਦਰਗਹ ਮਾਨੁ ॥ ਤਿਸਹਿ ਬਿਸਾਰੈ ਮੁਗਧੁ ਅਜਾਨੁ ॥ ਸਦਾ ਸਦਾ ਇਹੁ ਭੂਲਨਹਾਰੁ ॥ ਨਾਨਕ ਰਾਖਨਹਾਰੁ ਅਪਾਰੁ ॥੩॥

ਰਤਨੁ ਤਿਆਗਿ ਕਉਡੀ ਸੰਗਿ ਰਚੈ ॥ ਸਾਚੁ ਛੋਡਿ ਝੂਠ ਸੰਗਿ ਮਚੈ ॥ ਜੋ ਛਡਨਾ ਸੁ ਅਸਥਿਰੁ ਕਰਿ ਮਾਨੈ ॥ ਜੋ ਹੋਵਨੁ ਸੋ ਦੂਰਿ ਪਰਾਨੈ ॥ ਛੋਡਿ ਜਾਇ ਤਿਸ ਕਾ ਸ੍ਰਮੁ ਕਰੈ ॥ ਸੰਗਿ ਸਹਾਈ ਤਿਸੁ ਪ

ਸਰਬਢਢੋਲਿ॥ਪੂਜਸਿਨਾਹੀਹਰਿਹਰੇਨਾਨਕਨਾਮਅਮੋਲ॥੧॥ਅਸਟਪਦੀ॥
ਜਾਪਤਾਪਗਿਆਨਸਭਿਧਿਆਨ॥ਖਟਸਾਸਤ੍ਰਸਿਮ੍ਰਿਤਿਵਖਿਆਨ॥ਜੋਗਅਭਿਆਸਕਰਮ
ਧ੍ਰਮਕਿਰਿਆ॥ਸਗਲਤਿਆਗਿਬਨਮਧੇਫਿਰਿਆ॥ਅਨਿਕਪ੍ਰਕਾਰਕੀਏਬਹੁਜਤਨਾ॥
ਪੁੰਨਦਾਨਹੋਮੇਬਹੁਰਤਨਾ॥ਸਰੀਰੁਕਟਾਇਹੋਮੈਕਰਿਰਾਤੀ॥ਵਰਤਨੇਮਕਰੈਬਹੁਭਾਤੀ॥ਨਹੀਤੁ
ਲਿਰਾਮਨਾਮਬੀਚਾਰ॥ਨਾਨਕਗੁਰਮੁਖਿਨਾਮੁਜਪੀਐਇਕਬਾਰ॥੧॥ਨਉਖੰਡਪ੍ਰਿਥਮੀਫਿ
ਰੈਚਿਰੁਜੀਵੈ॥ਮਹਾਉਦਾਸੁਤਪੀਸਰੁਥੀਵੈ॥ਅਗਨਿਮਾਹਿਹੋਮਤਪਰਾਨ॥ਕਨਿਕਅਸ੍ਵਹੈਵਰ
ਭੂਮਦਾਨ॥ਨਿਉਲੀਕਰਮਕਰੈਬਹੁਆਸਨ॥ਜੈਨਮਾਰਗਸੰਜਮਅਤਿਸਾਧਨ॥ਨਿਮਖਨਿਮ
ਖਕਰਿਸਰੀਰੁਕਟਾਵੈ॥ਤਉਭੀਹਉਮੈਮੈਲੁਨਜਾਵੈ॥ਹਰਿਕੇਨਾਮਸਮਸਰਿਕਛੁਨਾਹਿ॥ਨਾ
ਨਕਗੁਰਮੁਖਿਨਾਮੁਜਪਤਗਤਿਪਾਹਿ॥੨॥ਮਨਕਾਮਨਾਤੀਰਥਦੇਹਛੁਟੈ॥ਗਰਬੁਗੁਮਾਨੁਨ
ਮਨਤੇਹੁਟੈ॥ਸੋਚਕਰੈਦਿਨਸੁਅਰੁਰਾਤਿ॥ਮਨਕੀਮੈਲੁਨਤਨਤੇਜਾਤਿ॥ਇਸੁਦੇਹੀਕਉਬ
ਹੁਸਾਧਨਾਕਰੈ॥ਮਨਤੇਕਬਹੂਨਬਿਖਿਆਟਰੈ॥ਜਲਿਧੋਵੈਬਹੁਦੇਹਅਨੀਤਿ॥ਸੁਧਕਹਾਹੋਇ
ਕਾਚੀਭੀਤਿ॥ਮਨਹਰਿਕੇਨਾਮਕੀਮਹਿਮਾਊਚ॥ਨਾਨਕਨਾਮਿਉਧਰੇਪਤਿਤਬਹੁਮੂਚ॥੩॥
ਬਹੁਤੁਸਿਆਣਪਜਮਕਾਭਉਬਿਆਪੈ॥ਅਨਿਕਜਤਨਕਰਿਤ੍ਰਿਸਨਨਾਧ੍ਰਾਪੈ॥ਭੇਖਅਨੇ
ਕਅਗਨਿਨਹੀਬੁਝੈ॥ਕੋਟਿਉਪਾਵਦਰਗਹਨਹੀਸਿਝੈ॥ਛੂਟਸਿਨਾਹੀਊਭਪਇਆਲਿ॥
ਮੋਹਿਬਿਆਪਹਿਮਾਇਆਜਾਲਿ॥ਅਵਰਕਰਤੂਤਿਸਗਲੀਜਮੁਡਾਨੈ॥ਗੋਵਿੰਦਭਜਨ
ਬਿਨੁਤਿਲੁਨਹੀਮਾਨੈ॥ਹਰਿਕਾਨਾਮੁਜਪਤਦੁਖੁਜਾਇ॥ਨਾਨਕਬੋਲੈਸਹਜਿਸੁਭਾਇ॥੪॥
ਚਾਰਿਪਦਾਰਥਜੇਕੋਮਾਗੈ॥ਸਾਧਜਨਾਕੀਸੇਵਾਲਾਗੈ॥ਜੇਕੋਆਪੁਨਾਦੂਖੁਮਿਟਾਵੈ॥ਹਰਿਹ
ਰਿਨਾਮੁਰਿਦੈਸਦਗਾਵੈ॥ਜੇਕੋਅਪੁਨੀਸੋਭਾਲੋਰੈ॥ਸਾਧਸੰਗਿਇਹਹਉਮੈਛੋਰੈ॥ਜੇਕੋਜਨਮ
ਮਰਣਤੇਡਰੈ॥ਸਾਧਜਨਾਕੀਸਰਨੀਪਰੈ॥ਜਿਸੁਜਨਕਉਪ੍ਰਭਦਰਸਪਿਆਸਾ॥ਨਾਨਕਤਾ
ਕੈਬਲਿਬਲਿਜਾਸਾ॥੫॥ਸਗਲਪੁਰਖਮਹਿਪੁਰਖੁਪ੍ਰਧਾਨੁ॥ਸਾਧਸੰਗਿਜਾਕਾਮਿਟੈ
ਅਭਿਮਾਨੁ॥ਆਪਸਕਉਜੋਜਾਣੈਨੀਚਾ॥ਸੋਊਗਨੀਐਸਭਤੇਊਚਾ॥ਜਾਕਾਮਨੁਹੋਇਸਗ
ਲਕੀਰੀਨਾ॥ਹਰਿਹਰਿਨਾਮੁਤਿਨਿਘਟਿਘਟਿਚੀਨਾ॥ਮਨਅਪੁਨੇਤੇਬੁਰਾਮਿਟਾਨਾ॥ਪੇਖੈਸ
ਗਲਾਸ੍ਰਿਸਟਿਸਾਜਨਾ॥ਸੂਖਦੂਖਜਨਸਮਦ੍ਰਿਸਟੇਤਾ॥ਨਾਨਕਪਾਪਪੁੰਨਨਹੀਲੇਪਾ॥੬॥

ਨਿਰਧਨਕਉਧਨੁਤੇਰੋਨਾਉ॥ਨਿਥਾਵੇਕਉਨਾਉਤੇਰਾਥਾਉ॥ਨਿਮਾਨੇਕਉਪ੍ਰਭਤੇਰੋਮਾਨੁ॥ਸਗ ੧੩੩
ਲਘਟਾਕਉਦੇਵਹੁਦਾਨੁ॥ਕਰਨਕਰਾਵਨਹਾਰਸੁਆਮੀ॥ਸਗਲਘਟਾਕੇਅੰਤਰਜਾਮੀ॥
ਅਪਨੀਗਤਿਮਿਤਿਜਾਨਹੁਆਪੇ॥ਆਪਨਸੰਗਿਆਪਿਪ੍ਰਭਰਾਤੇ॥ਤੁਮਰੀਉਸਤਤਿਤੁਮਤੇ
ਹੋਇ॥ਨਾਨਕਅਵਰੁਨਜਾਨਸਿਕੋਇ॥੭॥ਸਰਬਧਰਮਮਹਿਸ੍ਰੇਸਟਧਰਮੁ॥ਹਰਿਕੋਨਾਮੁ
ਜਪਿਨਿਰਮਲਕਰਮੁ॥ਸਗਲਕ੍ਰਿਆਮਹਿਊਤਮਕਿਰਿਆ॥ਸਾਧਸੰਗਿਦੁਰਮਤਿਮਲੁਹਿ
ਰਿਆ॥ਸਗਲਉਦਮਮਹਿਉਦਮੁਭਲਾ॥ਹਰਿਕਾਨਾਮੁਜਪਹੁਜੀਅਸਦਾ॥ਸਗਲਬਾਣੀ
ਮਹਿਅੰਮ੍ਰਿਤਬਾਨੀ॥ਹਰਿਕੋਜਸੁਸੁਨਿਰਸਨਬਖਾਨੀ॥ਸਗਲਥਾਨਤੇਓਹੁਊਤਮਥਾਨੁ॥
ਨਾਨਕਜਿਹਘਟਿਵਸੈਹਰਿਨਾਮੁ॥੮॥੩॥ਸਲੋਕੁ॥ ਨਿਰਗੁਨੀਆਰਇਆਨਿ
ਆਸੋਪ੍ਰਭੁਸਦਾਸਮਾਲਿ॥ਜਿਨਿਕੀਆਤਿਸੁਚੀਤਿਰਖੁਨਾਨਕਨਿਬਹੀਨਾਲਿ॥੧॥ਅਸ
ਟਪਦੀ॥ ਰਮਈਆਕੇਗੁਨਚੇਤਿਪਰਾਨੀ॥ਕਵਨਮੂਲਤੇਕਵਨਦ੍ਰਿਸਟਾਨੀ॥
ਜਿਨਿਤੂੰਸਾਜਿਸਵਾਰਿਸੀਗਾਰਿਆ॥ਗਰਭਅਗਨਿਮਹਿਜਿਨਹਿਉਬਾਰਿਆ॥ਬਾਰ
ਬਿਵਸਥਾਤੁਝਹਿਪਿਆਰੈਦੂਧ॥ਭਰਿਜੋਬਨਭੋਜਨਸੁਖਸੂਧ॥ਬਿਰਧਿਭਇਆਊਪਰਿ
ਸਾਕਸੈਨ॥ਮੁਖਿਅਪਿਆਉਬੈਠਕਉਦੈਨ॥ਇਹੁਨਿਰਗੁਨੁਗੁਨੁਕਛੂਨਬੂਝੈ॥ਬਖਸਿ
ਲੇਹੁਤਉਨਾਨਕਸੀਝੈ॥੧॥ਜਿਹਪ੍ਰਸਾਦਿਧਰਊਪਰਿਸੁਖਿਬਸਹਿ॥ਸੁਤਭ੍ਰਾਤਮੀਤਬਨਿ
ਤਾਸੰਗਿਹਸਹਿ॥ਜਿਹਪ੍ਰਸਾਦਿਪੀਵਹਿਸੀਤਲਜਲਾ॥ਸੁਖਦਾਈਪਵਨੁਪਾਵਕੁਅਮੁ
ਲਾ॥ਜਿਹਪ੍ਰਸਾਦਿਭੋਗਹਿਸਭਿਰਸਾ॥ਸਗਲਸਮਗ੍ਰੀਸੰਗਿਸਾਥਿਬਸਾ॥ਦੀਨੇਹਸਤਪਾ
ਵਕਰਨਨੇਤ੍ਰਰਸਨਾ॥ਤਿਸਹਿਤਿਆਗਿਅਵਰਸੰਗਿਰਚਨਾ॥ਐਸੇਦੋਖਮੂੜਅੰਧਬਿ
ਆਪੇ॥ਨਾਨਕਕਾਢਿਲੇਹੁਪ੍ਰਭਆਪੇ॥੨॥ਆਦਿਅੰਤਿਜੋਰਾਖਨਹਾਰੁ॥ਤਿਸਸਿਉਪ੍ਰੀ
ਤਿਨਕਰੈਗਵਾਰੁ॥ਜਾਕੀਸੇਵਾਨਵਨਿਧਿਪਾਵੈ॥ਤਾਸਿਉਮੂੜਾਮਨੁਨਹੀਲਾਵੈ॥ਜੋਠਾਕੁ
ਰੁਸਦਾਹਜੂਰੇ॥ਤਾਕਉਅੰਧਾਜਾਨਤਦੂਰੇ॥ਜਾਕੀਟਹਲਪਾਵੈਦਰਗਹਮਾਨੁ॥ਤਿਸਹਿ
ਬਿਸਾਰੈਮੁਗਧੁਅਜਾਨੁ॥ਸਦਾਸਦਾਇਹੁਭੂਲਨਹਾਰੁ॥ਨਾਨਕਰਾਖਨਹਾਰੁਅਪਾਰੁ॥੩॥
ਰਤਨੁਤਿਆਗਿਕਉਡੀਸੰਗਿਰਚੈ॥ਸਾਚੁਛੋਡਿਝੂਠਸੰਗਿਮਚੈ॥ਜੋਛਡਨਾਸੁਅਸਥਿਰਕ
ਰਿਮਾਨੈ॥ਜੋਹੋਵਨੁਸੋਦੂਰਿਪਰਾਨੈ॥ਛੋਡਿਜਾਇਤਿਸਕਾਸ੍ਰਮੁਕਰੈ॥ਸੰਗਿਸਹਾਈਤਿਸੁਪਰ

ਕਹੈ॥ਚੰਦਨਲੇਪੁਉਤਾਰੈਧੋਇ॥ਗਰਧਬਪ੍ਰੀਤਿਭਸਮਸੰਗਿਹੋਇ॥ਅੰਧਕੂਪਮਹਿਪਤਿਤ
ਬਿਕਰਾਲ॥ਨਾਨਕਕਾਢਿਲੇਹੁਪ੍ਰਭਦਇਆਲ॥੪॥ਕਰਤੂਤਿਪਸੂਕੀਮਾਨਸਜਾਤਿ॥ਲੋ
ਕਪਚਾਰਾਕਰੈਦਿਨੁਰਾਤਿ॥ਬਾਹਰਿਭੇਖਅੰਤਰਿਮਲੁਮਾਇਆ॥ਛਪਸਿਨਾਹਿਕਛੁਕਰੈਛ
ਪਾਇਆ॥ਬਾਹਰਿਗਿਆਨਧਿਆਨਇਸਨਾਨ॥ਅੰਤਰਿਬਿਆਪੈਲੋਭੁਸੁਆਨੁ॥ਅੰਤਰਿ
ਅਗਨਿਬਾਹਰਿਤਨੁਸੁਆਹ॥ਗਲਿਪਾਥਰਕੈਸੇਤਰੈਅਥਾਹ॥ਜਾਕੈਅੰਤਰਿਬਸੈਪ੍ਰਭੁਆ
ਪਿ॥ਨਾਨਕਤੇਜਨਸਹਜਿਸਮਾਤਿ॥੫॥ਸੁਨਿਅੰਧਾਕੈਸੇਮਾਰਗੁਪਾਵੈ॥ਕਰੁਗਹਿਲੇਹੁਓ
ੜਿਨਿਬਹਾਵੈ॥ਕਹਾਬੁਝਾਰਤਿਬੂਝੈਡੋਰਾ॥ਨਿਸਿਕਹੀਐਤਉਸਮਝੈਭੋਰਾ॥ਕਹਾਬਿਸ
ਨਪਦਗਾਵੈਗੁੰਗ॥ਜਤਨਕਰੈਤਉਭੀਸੁਰਭੰਗ॥ਕਹਪਿੰਗੁਲਪਰਬਤਪਰਭਵਨ॥ਨਹੀ
ਹੋਤਊਹਾਉਸੁਗਵਨ॥ਕਰਤਾਰਕਰੁਣਾਮੈਦੀਨੁਬੇਨਤੀਕਰੈ॥ਨਾਨਕਤੁਮਰੀਕਿਰਪਾਤਰੈ॥
੬॥ਸੰਗਿਸਹਾਈਸੁਆਵੈਨਚੀਤਿ॥ਜੋਬੈਰਾਈਤਾਸਿਉਪ੍ਰੀਤਿ॥ਬਲੂਆਕੇਗ੍ਰਿਹਭੀਤ
ਰਿਬਸੈ॥ਅਨਦਕੇਲਮਾਇਆਰੰਗਿਰਸੈ॥ਦ੍ਰਿੜੁਕਰਿਮਾਨੈਮਨਹਿਪ੍ਰਤੀਤਿ॥ਕਾਲੁਨਆ
ਵੈਮੂੜੇਚੀਤਿ॥ਬੈਰਬਿਰੋਧਕਾਮਕ੍ਰੋਧਮੋਹ॥ਝੂਠਬਿਕਾਰਮਹਾਲੋਭਧ੍ਰੋਹ॥ਇਆਹੂਜੁਗਤਿ
ਬਿਹਾਨੇਕਈਜਨਮ॥ਨਾਨਕਰਾਖਿਲੇਹੁਆਪਨਕਰਿਕਰਮ॥੭॥ਤੂਠਾਕੁਰੁਤੁਮਪਹਿਅਰ
ਦਾਸਿ॥ਜੀਉਪਿੰਡੁਸਭੁਤੇਰੀਰਾਸਿ॥ਤੁਮਮਾਤਪਿਤਾਹਮਬਾਰਿਕਤੇਰੇ॥ਤੁਮਰੀਕ੍ਰਿਪਾਮਹਿ
ਸੂਖਘਨੇਰੇ॥ਕੋਇਨਜਾਨੈਤੁਮਰਾਅੰਤੁ॥ਊਚੇਤੇਊਚਭਗਵੰਤ॥ਸਗਲਸਮਗ੍ਰੀਤੁਮਰੈ
ਸੂਤ੍ਰਿਧਾਰੀ॥ਤੁਮਤੇਹੋਇਸੁਆਗਿਆਕਾਰੀ॥ਤੁਮਰੀਗਤਿਮਿਤਿਤੁਮਹੀਜਾਨੀ॥ਨਾਨਕ
ਦਾਸਸਦਾਕੁਰਬਾਨੀ॥੮॥੪॥ਸਲੋਕੁ॥ ॥ਦੇਨਹਾਰੁਪ੍ਰਭਛੋਡਿਕੈਲਾਗਹਿਆਨ
ਆਇ॥ਨਾਨਕਕਹੂਨਸੀਝਈਬਿਨੁਨਾਵੈਪਤਿਜਾਇ॥੧॥ਅਸਟਪਦੀ॥
ਦਸਬਸਤੂਲੇਪਾਛੈਪਾਵੈ॥ਏਕਬਸਤੁਕਾਰਨਿਬਿਖੋਟਿਗਵਾਵੈ॥ਏਕਭੀਨਦੇਇਦਸ
ਭੀਹਿਰਿਲੇਇ॥ਤਉਮੂੜਾਕਹੁਕਹਾਕਰੇਇ॥ਜਿਸੁਠਾਕੁਰਸਿਉਨਾਹੀਚਾਰਾ॥ਤਾਕਉ
ਕੀਜੈਸਦਨਮਸਕਾਰਾ॥ਜਾਕੈਮਨਿਲਾਗਾਪ੍ਰਭੁਮੀਠਾ॥ਸਰਬਸੂਖਤਾਹੂਮਨਿਵੂਠਾ॥ਜਿਸੁ
ਜਨਅਪਨਾਹੁਕਮੁਮਨਾਇਆ॥ਸਰਬਥੋਕਨਾਨਕਤਿਨਿਪਾਇਆ॥੧॥ਅਗਨਤਸਾਹੁ
ਅਪਨੀਦੇਰਾਸਿ॥ਖਾਤਪੀਤਬਰਤੈਅਨਦਉਲਾਸਿ॥ਅਪੁਨੀਅਮਾਨਕਛੁਬਹੁਰਿਸਾ

ਹੁਲੇਇ॥ਅਗਿਆਨੀਮਨਿਰੋਸੁਕਰੇਇ॥ਅਪੁਨੀਪਰਤੀਤਿਆਪਹੀਖੋਵੈ॥ਬਹੁਰਿਉ
ਸਕਾਬਿਸ੍ਵਾਸੁਨਹੋਵੈ॥ਜਿਸਕੀਬਸਤੁਤਿਸੁਆਗੈਰਾਖੈ॥ਪ੍ਰਭਕੀਆਗਿਆਮਾਨੈਮ
ਥੈ॥ਉਸਤੇਚਉਗੁਨਕਰੈਨਿਹਾਲੁ॥ਨਾਨਕਸਾਹਿਬੁਸਦਾਦਇਆਲੁ॥੨॥ਅਨਿਕਭਾ
ਤਿਮਾਇਆਕੇਹੇਤ॥ਸਰਪਰਹੋਵਤਜਾਨੁਅਨੇਤ॥ਬਿਰਖਕੀਛਾਇਆਸਿਉਰੰਗੁਲਾ
ਵੈ॥ਓਹਬਿਨਸੈਉਹੁਮਨਿਪਛੁਤਾਵੈ॥ਜੋਦੀਸੈਸੋਚਾਲਨਹਾਰੁ॥ਲਪਟਿਰਹਿਓਤਹ
ਅੰਧਅੰਧਾਰੁ॥ਬਟਾਊਸਿਉਜੋਲਾਵੈਨੇਹ॥ਤਾਕਉਹਾਥਿਨਆਵੈਕੇਹ॥ਮਨਹਰਿਕੇਨਾ
ਮਕੀਪ੍ਰੀਤਿਸੁਖਦਾਈ॥ਕਰਿਕਿਰਪਾਨਾਨਕਆਪਿਲਏਲਾਈ॥੩॥ਮਿਥਿਆਤਨੁ
ਧਨੁਕੁਟੰਬੁਸਬਾਇਆ॥ਮਿਥਿਆਹਉਮੈਮਮਤਾਮਾਇਆ॥ਮਿਥਿਆਰਾਜਜੋਬਨ
ਧਨਮਾਲ॥ਮਿਥਿਆਕਾਮਕ੍ਰੋਧਬਿਕਰਾਲ॥ਮਿਥਿਆਰਥਹਸਤੀਅਸ੍ਵਬਸਤ੍ਰਾ॥ਮਿ
ਥਿਆਰੰਗਸੰਗਿਮਾਇਆਪੇਖਿਹਸਤਾ॥ਮਿਥਿਆਧ੍ਰੋਹਮੋਹਅਭਿਮਾਨੁ॥ਮਿਥਿਆਆ
ਪਸਉਪਰਿਕਰਤਗੁਮਾਨੁ॥ਅਸਥਿਰੁਭਗਤਿਸਾਧਕੀਸਰਨ॥ਨਾਨਕਜਪਿਜਪਿਜੀਵੈ
ਹਰਿਕੇਚਰਨ॥੪॥ਮਿਥਿਆਸ੍ਰਵਨਪਰਨਿੰਦਾਸੁਨਹਿ॥ਮਿਥਿਆਹਸਤਪਰਦਰਬਕ
ਉਹਿਰਹਿ॥ਮਿਥਿਆਨੇਤ੍ਰਪੇਖਤਪਰਤ੍ਰਿਅਰੂਪਾਦ॥ਮਿਥਿਆਰਸਨਾਭੋਜਨਅਨਸ੍ਵਾਦ
॥ਮਿਥਿਆਚਰਨਪਰਬਿਕਾਰਕਉਧਾਵਹਿ॥ਮਿਥਿਆਮਨਪਰਲੋਭਲੁਭਾਵਹਿ॥
ਮਿਥਿਆਤਨਨਹੀਪਰਉਪਕਾਰਾ॥ਮਿਥਿਆਬਾਸੁਲੇਤਬਿਕਾਰਾ॥ਬਿਨੁਬੂਝੇਮਿਥਿ
ਆਸਭਭਏ॥ਸਫਲਦੇਹਨਾਨਕਹਰਿਹਰਿਨਾਮਲਏ॥੫॥ਬਿਰਥੀਸਾਕਤਕੀਆ
ਰਜਾ॥ਸਾਚਬਿਨਾਕਹਹੋਵਤਸੂਚਾ॥ਬਿਰਥਾਨਾਮਬਿਨਾਤਨੁਅੰਧ॥ਮੁਖਿਆਵਤਤਾ
ਕੈਦੁਰਗੰਧ॥ਬਿਨੁਸਿਮਰਨਦਿਨੁਰੈਨਿਬ੍ਰਿਥਾਬਿਹਾਇ॥ਮੇਘਬਿਨਾਜਿਉਖੇਤੀਜਾਇ
॥ਗੋਬਿਦਭਜਨਬਿਨੁਬ੍ਰਿਥੇਸਭਕਾਮ॥ਜਿਉਕਿਰਪਨਕੇਨਿਰਾਰਥਦਾਮ॥ਧੰਨਿਧੰਨਿ
ਤੇਜਨਜਿਹਘਟਿਬਸਿਓਹਰਿਨਾਉ॥ਨਾਨਕਤਾਕੈਬਲਿਬਲਿਜਾਉ॥੬॥ਰਹਤ
ਅਵਰਕਛੁਅਵਰਕਮਾਵਤ॥ਮਨਿਨਹੀਪ੍ਰੀਤਿਮੁਖਹੁਗੰਢਲਾਵਤ॥ਜਾਨਨਹਾਰਪ੍ਰ
ਭੂਪਰਬੀਨ॥ਬਾਹਰਿਭੇਖਨਕਾਹੂਭੀਨ॥ਅਵਰਉਪਦੇਸੈਆਪਿਨਕਰੈ॥ਆਵਤਜਾ
ਵਤਜਨਮੈਮਰੈ॥ਜਿਸਕੈਅੰਤਰਿਬਸੈਨਿਰੰਕਾਰੁ॥ਤਿਸਕੀਸੀਖਤਰੈਸੰਸਾਰੁ॥ਜੋਤੁਮ

ਤਾਕੈਤਿਨਪ੍ਰਭੁਜਾਤਾ॥ਨਾਨਕਕਉਨਜਨਚਰਨਪਰਾਤਾ॥੭॥ਕਰਉਬੇਨਤੀਪਾਰਬ੍ਰਹਮੁਸਭੁਜਾਨੈ
॥ਅਪਨਾਕੀਆਆਪਹਿਮਾਨੈ॥ਆਪਹਿਆਪਆਪਿਕਰਤਨਿਬੇਰਾ॥ਕਿਸੈਦੂਰਿਜਨਾ
ਵਤਕਿਸੈਬੁਝਾਵਤਨੇਰਾ॥ਉਪਾਵਸਿਆਨਪਸਗਲਤੇਰਹਤ॥ਸਭੁਕਛੁਜਾਨੈਆਤਮਕੀ
ਰਹਤ॥ਜਿਸੁਭਾਵੈਤਿਸੁਲਏਲੜਿਲਾਇ॥ਥਾਨਥਨੰਤਰਿਰਹਿਆਸਮਾਇ॥ਸੋਸੇਵਕੁ
ਜਿਸੁਕਿਰਪਾਕਰੀ॥ਨਿਮਖਨਿਮਖਜਪਿਨਾਨਕਹਰੀ॥੮॥੫॥ਸਲੋਕੁ॥ ਕਾਮਕ੍ਰੋਧ
ਅਰੁਲੋਭਮੋਹਬਿਨਸਿਜਾਇਅਹੰਮੇਵ॥ਨਾਨਕਪ੍ਰਭਸਰਣਾਗਤੀਕਰਿਪ੍ਰਸਾਦੁਗੁਰਦੇਵ॥
੧॥ਅਸਟਪਦੀ॥ ॥ਜਿਹਪ੍ਰਸਾਦਿਛਤੀਹਅੰਮ੍ਰਿਤਖਾਹਿ॥ਤਿਸੁਠਾਕੁਰਕਉਰਖੁਮਨ
ਮਾਹਿ॥ਜਿਹਪ੍ਰਸਾਦਿਸੁਗੰਧਤਤਨਲਾਵਹਿ॥ਤਿਸਕਉਸਿਮਰਤਪਰਮਗਤਿਪਾਵਹਿ॥
ਜਿਹਪ੍ਰਸਾਦਿਬਸਹਿਸੁਖਮੰਦਰਿ॥ਤਿਸਹਿਧਿਆਇਸਦਾਮਨਅੰਦਰਿ॥ਜਿਹਪ੍ਰਸਾਦਿਗ੍ਰਿ
ਹਸੰਗਿਸੁਖਿਬਸਨਾ॥ਆਠਪਹਰਸਿਮਰਹੁਤਿਸੁਰਸਨਾ॥ਜਿਹਪ੍ਰਸਾਦਿਰੰਗਰਸਭੋਗ॥
ਨਾਨਕਸਦਾਧਿਆਈਐਧਿਆਵਨਜੋਗ॥੧॥ਜਿਹਪ੍ਰਸਾਦਿਪਾਟਪਟੰਬਰਹਢਾਵਹਿ॥ਤਿ
ਸਹਿਤਿਆਗਿਕਤਅਵਰਲੁਭਾਵਹਿ॥ਜਿਹਪ੍ਰਸਾਦਿਸੁਖਿਸੇਜਸੋਈਜੈ॥ਮਨਆਠਪਹਰ
ਤਾਕਾਜਸੁਗਾਵੀਜੈ॥ਜਿਹਪ੍ਰਸਾਦਿਤੁਝੁਸਭੁਕੋਉਮਾਨੈ॥ਮੁਖਿਤਾਕੋਜਸੁਰਸਨਬਖਾਨੈ॥
ਜਿਹਪ੍ਰਸਾਦਿਤੇਰੋਰਹਤਾਧਰਮੁ॥ਮਨਸਦਾਧਿਆਇਕੇਵਲਪਾਰਬ੍ਰਹਮੁ॥ਪ੍ਰਭਜੀਜਪਤਦ
ਰਗਹਮਾਨੁਪਾਵਹਿ॥ਨਾਨਕਪਤਿਸੇਤੀਘਰਿਜਾਵਹਿ॥੨॥ਜਿਹਪ੍ਰਸਾਦਿਆਰੋਗਕੰਚਨ
ਦੇਹੀ॥ਲਿਵਲਾਵਹੁਤਿਸੁਰਾਮਸਨੇਹੀ॥ਜਿਹਪ੍ਰਸਾਦਿਤੇਰਾਓਲਾਰਹਤ॥ਮਨਸੁਖੁਪਾਵਹਿ
ਹਰਿਹਰਿਜਸੁਕਹਤ॥ਜਿਹਪ੍ਰਸਾਦਿਤੇਰੇਸਗਲਛਿਦ੍ਰਢਾਕੇ॥ਮਨਸਰਨੀਪਰੁਠਾਕੁਰਪ੍ਰਭਤਾ
ਕੈ॥ਜਿਹਪ੍ਰਸਾਦਿਤੁਝੁਕੋਨਪਹੂਚੈ॥ਮਨਸਾਸਿਸਾਸਿਸਿਮਰਹੁਪ੍ਰਭਊਚੇ॥ਜਿਹਪ੍ਰਸਾਦਿਪਾ
ਈਦ੍ਰੁਲਭਦੇਹ॥ਨਾਨਕਤਾਕੀਭਗਤਿਕਰੇਹ॥੩॥ਜਿਹਪ੍ਰਸਾਦਿਆਭੂਖਨਪਹਿਰੀਜੈ॥ਮ
ਨਤਿਸੁਸਿਮਰਤਕਿਉਆਲਸੁਕੀਜੈ॥ਜਿਹਪ੍ਰਸਾਦਿਅਸ੍ਵਹਸਤਿਅਸਵਾਰੀ॥ਮਨਤਿ
ਸੁਪ੍ਰਭਕਉਕਬਹੂਨਬਿਸਾਰੀ॥ਜਿਹਪ੍ਰਸਾਦਿਬਾਗਮਿਲਖਧਨਾ॥ਰਾਖੁਪਰੋਇਪ੍ਰਭੁਅਪੁ
ਨੇਮਨਾ॥ਜਿਨਿਤੇਰੀਮਨਬਨਤਬਨਾਈ॥ਊਠਤਬੈਠਤਸਦਾਤਿਸਹਿਧਿਆਈ॥ਤਿਸਹਿ
ਧਿਆਇਜੋਏਕੁਅਲਖੈ॥ਈਹਾਊਹਾਨਾਨਕਤੇਰੀਰਖੈ॥੪॥ਜਿਹਪ੍ਰਸਾਦਿਕਰਹਿਪੁੰਨਬ

ਹੁਦਾਨ॥ਮਨਆਠਪਹਰਕਰਿਤਿਸਕਾਧਿਆਨ॥ਜਿਹਪ੍ਰਸਾਦਿਤੂਆਚਾਰਬਿਉਹਾਰੀ॥ਤਿਸੁ
ਪ੍ਰਭਕਉਸਾਸਿਸਾਸਿਚਿਤਾਰੀ॥ਜਿਹਪ੍ਰਸਾਦਿਤੇਰਾਸੁੰਦਰਰੂਪੁ॥ਸੋਪ੍ਰਭੁਸਿਮਰਹੁਸਦਾਅ
ਨੂਪੁ॥ਜਿਹਪ੍ਰਸਾਦਿਤੇਰੀਨੀਕੀਜਾਤਿ॥ਸੋਪ੍ਰਭੁਸਿਮਰਿਸਦਾਦਿਨਰਾਤਿ॥ਜਿਹਪ੍ਰਸਾਦਿਤੇ
ਰੀਪਤਿਰਹੈ॥ਗੁਰਪ੍ਰਸਾਦਿਨਾਨਕਜਸੁਕਹੈ॥੫॥ਜਿਹਪ੍ਰਸਾਦਿਸੁਨਹਿਕਰਨਨਾਦ॥ਜਿਹਪ੍ਰ
ਸਾਦਿਪੇਖਹਿਬਿਸਮਾਦ॥ਜਿਹਪ੍ਰਸਾਦਿਬੋਲਹਿਅੰਮ੍ਰਿਤਰਸਨਾ॥ਜਿਹਪ੍ਰਸਾਦਿਸੁਖਿਸਹ
ਜੇਬਸਨਾ॥ਜਿਹਪ੍ਰਸਾਦਿਹਸਤਕਰਚਲਹਿ॥ਜਿਹਪ੍ਰਸਾਦਿਸੰਪੂਰਨਫਲਹਿ॥ਜਿਹਪ੍ਰ
ਸਾਦਿਪਰਮਗਤਿਪਾਵਹਿ॥ਜਿਹਪ੍ਰਸਾਦਿਸੁਖਿਸਹਜਿਸਮਾਵਹਿ॥ਐਸਾਪ੍ਰਭੁਤਿਆ
ਗਿਅਵਰਕਤਲਾਗਹੁ॥ਗੁਰਪ੍ਰਸਾਦਿਨਾਨਕਮਨਿਜਾਗਹੁ॥੬॥ਜਿਹਪ੍ਰਸਾਦਿਤੂੰਪ੍ਰਗਟੁ
ਸੰਸਾਰਿ॥ਤਿਸੁਪ੍ਰਭਕਉਮੂਲਿਨਮਨਹੁਬਿਸਾਰਿ॥ਜਿਹਪ੍ਰਸਾਦਿਤੇਰਾਪਰਤਾਪੁ॥ਰੇਮਨਮੂੜ
ਤੂਤਾਕਉਜਾਪੁ॥ਜਿਹਪ੍ਰਸਾਦਿਤੇਰੇਕਾਰਜਪੂਰੇ॥ਤਿਸਹਿਜਾਨੁਮਨਸਦਾਹਜੂਰੇ॥ਜਿਹਪ੍ਰ
ਸਾਦਿਤੂੰਪਾਵਹਿਸਾਚੁ॥ਰੇਮਨਮੇਰੇਤੂੰਤਾਸਿਉਰਾਚੁ॥ਜਿਹਪ੍ਰਸਾਦਿਸਭਕੀਗਤਿਹੋਇ॥ਨਾ
ਨਕਜਾਪੁਜਪੈਜਪੁਸੋਇ॥੭॥ਆਪਿਜਪਾਏਜਪੈਸੋਨਾਉ॥ਆਪਿਗਾਵਾਏਸੁਹਰਿਗੁਨਗਾ
ਉ॥ਪ੍ਰਭਕਿਰਪਾਤੇਹੋਇਪ੍ਰਗਾਸੁ॥ਪ੍ਰਭੂਦਇਆਤੇਕਮਲਬਿਗਾਸੁ॥ਪ੍ਰਭਸੁਪ੍ਰਸੰਨਬਸੈਮ
ਨਿਸੋਇ॥ਪ੍ਰਭਦਇਆਤੇਮਤਿਊਤਮਹੋਇ॥ਸਰਬਨਿਧਾਨਪ੍ਰਭਤੇਰੀਮਇਆ॥ਆਪਹੁਕ
ਛੂਨਕਿਨਹੂਲਇਆ॥ਜਿਤੁਜਿਤੁਲਾਵਹੁਤਿਤੁਲਗਹਿਹਰਿਨਾਥ॥ਨਾਨਕਇਨਕੈਕਛੂ
ਨਾਥ॥੮॥੬॥ਸਲੋਕੁ॥ ॥ਅਗਮਅਗਾਧਿਪਾਰਬ੍ਰਹਮੁਸੋਇ॥ਜੋਜੋਕਹੈਸੁਮੁਕਤਾ
ਹੋਇ॥ਸੁਨਿਮੀਤਾਨਾਨਕੁਬਿਨਵੰਤਾ॥ਸਾਧਜਨਾਕੀਅਚਰਜਕਥਾ॥੧॥ਅਸਟਪਦੀ॥
ਸਾਧਕੈਸੰਗਿਮੁਖਊਜਲਹੋਤ॥ਸਾਧਸੰਗਿਮਲੁਸਗਲੀਖੋਤ॥ਸਾਧਕੈਸੰਗਿਮਿਟੈਅਭਿਮਾ
ਨੁ॥ਸਾਧਕੈਸੰਗਿਪ੍ਰਗਟੈਸੁਗਿਆਨੁ॥ਸਾਧਕੈਸੰਗਿਬੁਝੈਪ੍ਰਭੁਨੇਰਾ॥ਸਾਧਸੰਗਿਸਭੁਹੋਤਨਿ
ਬੇਰਾ॥ਸਾਧਕੈਸੰਗਿਪਾਏਨਾਮਰਤਨੁ॥ਸਾਧਕੈਸੰਗਿਏਕਊਪਰਿਜਤਨੁ॥ਸਾਧਕੀਮਹਿਮਾ
ਬਰਨੈਕਉਨੁਪ੍ਰਾਨੀ॥ਨਾਨਕਸਾਧਕੀਸੋਭਾਪ੍ਰਭਮਾਹਿਸਮਾਨੀ॥੧॥ਸਾਧਕੈਸੰਗਿਅਗੋਚਰੁਮਿਲੈ
॥ਸਾਧਕੈਸੰਗਿਸਦਾਪਰਫੁਲੈ॥ਸਾਧਕੈਸੰਗਿਆਵਹਿਬਸਿਪੰਚਾ॥ਸਾਧਸੰਗਿਅੰਮ੍ਰਿਤ
ਰਸੁਭੁੰਚਾ॥ਸਾਧਸੰਗਿਹੋਇਸਭਕੀਰੇਨ॥ਸਾਧਕੈਸੰਗਿਮਨੋਹਰਬੈਨ॥ਸਾਧਕੈਸੰਗਿਨਕਤ

ਹੂੰਧਾਵੈ॥ਸਾਧਸੰਗਿਅਸਥਿਤਿਮਨੁਪਾਵੈ॥ਸਾਧਕੈਸੰਗਿਮਾਇਆਤੇਭਿੰਨ॥ਸਾਧਸੰਗਿਨਾ
ਨਕਪ੍ਰਭਸੁਪ੍ਰਸੰਨ॥੨॥ਸਾਧਸੰਗਿਦੁਸਮਨਸਭਿਮੀਤ॥ਸਾਧੂਕੈਸੰਗਿਮਹਾਪੁਨੀਤ॥ਸਾਧਸੰ
ਗਿਕਿਸਸਿਉਨਹੀਬੈਰੁ॥ਸਾਧਕੈਸੰਗਿਨਬੀਗਾਪੈਰੁ॥ਸਾਧਕੈਸੰਗਿਨਾਹੀਕੋਮੰਦਾ॥ਸਾਧਸੰ
ਗਿਜਾਨੇਪਰਮਾਨੰਦਾ॥ਸਾਧਕੈਸੰਗਿਨਾਹੀਹਉਤਾਪੁ॥ਸਾਧਕੈਸੰਗਿਤਜੈਸਭੁਆਪੁ॥ਆਪੇਜਾ
ਨੈਸਾਧਬਡਾਈ॥ਨਾਨਕਸਾਧਪ੍ਰਭੂਬਨਿਆਈ॥੩॥ਸਾਧਕੈਸੰਗਿਨਕਬਹੂਧਾਵੈ॥ਸਾਧ
ਕੈਸੰਗਿਸਦਾਸੁਖੁਪਾਵੈ॥ਸਾਧਸੰਗਿਬਸਤੁਅਗੋਚਰਲਹੈ॥ਸਾਧੂਕੈਸੰਗਿਅਜਰੁਸਹੈ॥ਸਾ
ਧਕੈਸੰਗਿਬਸੈਥਾਨਿਊਚੈ॥ਸਾਧੂਕੈਸੰਗਿਮਹਲਿਪਹੂਚੈ॥ਸਾਧਕੈਸੰਗਿਦ੍ਰਿੜੈਸਭਿਧਰਮ
॥ਸਾਧਕੈਸੰਗਿਕੇਵਲਪਾਰਬ੍ਰਹਮ॥ਸਾਧਕੈਸੰਗਿਪਾਏਨਾਮਨਿਧਾਨ॥ਨਾਨਕਸਾਧੂਕੈਕੁਰ
ਬਾਨ॥੪॥ਸਾਧਕੈਸੰਗਿਸਭਕੁਲਉਧਾਰੈ॥ਸਾਧਸੰਗਿਸਾਜਨਮੀਤਕੁਟੰਬਨਿਸਤਾਰੈ॥
ਸਾਧੂਕੈਸੰਗਿਸੋਧਨੁਪਾਵੈ॥ਜਿਸੁਧਨਤੇਸਭੁਕੋਵਰਸਾਵੈ॥ਸਾਧਸੰਗਿਧਰਮਰਾਇਕਰੇਸੇ
ਵਾ॥ਸਾਧਕੈਸੰਗਿਸੋਭਾਸੁਰਦੇਵਾ॥ਸਾਧੂਕੈਸੰਗਿਪਾਪਪਲਾਇਨ॥ਸਾਧਸੰਗਿਅੰਮ੍ਰਿਤ
ਗੁਨਗਾਇਨ॥ਸਾਧਕੈਸੰਗਿਸ੍ਰਬਥਾਨਗੰਮਿ॥ਨਾਨਕਸਾਧਕੈਸੰਗਿਸਫਲਜਨੰਮ॥੫॥
ਸਾਧਕੈਸੰਗਿਨਹੀਕਛੁਘਾਲ॥ਦਰਸਨੁਭੇਟਤਹੋਤਨਿਹਾਲ॥ਸਾਧਕੈਸੰਗਿਕਲੂਖਤਹਰੈ॥
ਸਾਧਕੈਸੰਗਿਨਰਕਪਰਹਰੈ॥ਸਾਧਕੈਸੰਗਿਈਹਾਊਹਾਸੁਹੇਲਾ॥ਸਾਧਸੰਗਿਬਿਛੁਰਤਹ
ਰਿਮੇਲਾ॥ਜੋਇਛੈਸੋਈਫਲੁਪਾਵੈ॥ਸਾਧਕੈਸੰਗਿਨਬਿਰਥਾਜਾਵੈ॥ਪਾਰਬ੍ਰਹਮੁਸਾਧ
ਰਿਦਬਸੈ॥ਨਾਨਕਉਧਰੈਸਾਧਸੁਨਿਰਸੈ॥੬॥ਸਾਧਕੈਸੰਗਿਸੁਨਉਹਰਿਨਾਉ॥ਸਾਧਸੰਗਿਹ
ਰਿਕੇਗੁਨਗਾਉ॥ਸਾਧਕੈਸੰਗਿਨਮਨਤੇਬਿਸਰੈ॥ਸਾਧਸੰਗਿਸਰਪਰਨਿਸਤਰੈ॥ਸਾਧਕੈਸੰ
ਗਿਲਗੈਪ੍ਰਭੁਮੀਠਾ॥ਸਾਧੂਕੈਸੰਗਿਘਟਿਘਟਿਡੀਠਾ॥ਸਾਧਸੰਗਿਭਏਆਗਿਆਕਾਰੀ॥
ਸਾਧਸੰਗਿਗਤਿਭਈਹਮਾਰੀ॥ਸਾਧਕੈਸੰਗਿਮਿਟੇਸਭਿਰੋਗ॥ਨਾਨਕਸਾਧਭੇਟੇਸੰਜੋਗ॥
੭॥ਸਾਧਕੀਮਹਿਮਾਬੇਦਨਜਾਨਹਿ॥ਜੇਤਾਸੁਨਹਿਤੇਤਾਬਖਿਆਨਹਿ॥ਸਾਧਕੀਉਪਮਾ
ਤਿਹੁਗੁਣਤੇਦੂਰਿ॥ਸਾਧਕੀਉਪਮਾਰਹੀਭਰਪੂਰਿ॥ਸਾਧਕੀਸੋਭਾਕਾਨਾਹੀਅੰਤ॥ਸਾਧਕੀ
ਸੋਭਾਸਦਾਬੇਅੰਤ॥ਸਾਧਕੀਸੋਭਾਊਚਤੇਊਚੀ॥ਸਾਧਕੀਸੋਭਾਮੂਚਤੇਮੂਚੀ॥ਸਾਧਕੀਸੋ
ਭਾਸਾਧਬਨਿਆਈ॥ਨਾਨਕਸਾਧਪ੍ਰਭਭੇਦੁਨਭਾਈ॥੮॥੭॥ਸਲੋਕੁ॥ ॥ਮਨਿਸਾਚਾ

ਮੁਖਿਸਾਚਾਸੋਇ॥ਅਵਰੁਨਪੇਖੈਏਕਸੁਬਿਨੁਕੋਇ॥ਨਾਨਕਇਹਲਛਣਬ੍ਰਹਮਗਿ
ਆਨੀਹੋਇ॥੧॥ਅਸਟਪਦੀ॥ ॥ਬ੍ਰਹਮਗਿਆਨੀਸਦਾਨਿਰਲੇਪ॥ਜੈਸੇਜਲਮ
ਹਿਕਮਲਅਲੇਪ॥ਬ੍ਰਹਮਗਿਆਨੀਸਦਾਨਿਰਦੋਖ॥ਜੈਸੇਸੂਰੁਸਰਬਕਉਸੋਖ॥ਬ੍ਰਹ
ਮਗਿਆਨੀਕੈਦ੍ਰਿਸਟਿਸਮਾਨਿ॥ਜੈਸੇਰਾਜਰੰਕਕਉਲਾਗੈਤੁਲਿਪਵਾਨ॥ਬ੍ਰਹਮਗਿਆ
ਨੀਕੈਧੀਰਜੁਏਕ॥ਜਿਉਬਸੁਧਾਕੋਊਖੋਦੈਕੋਊਚੰਦਨਲੇਪ॥ਬ੍ਰਹਮਗਿਆਨੀਕਾਇਹੈ
ਗੁਨਾਉ॥ਨਾਨਕਜਿਉਪਾਵਕਕਾਸਹਜਸੁਭਾਉ॥੧॥ਬ੍ਰਹਮਗਿਆਨੀਨਿਰਮਲਤੇਨਿਰਮ
ਲਾ॥ਜੈਸੇਮੈਲੁਨਲਾਗੈਜਲਾ॥ਬ੍ਰਹਮਗਿਆਨੀਕੈਮਨਿਹੋਇਪ੍ਰਗਾਸੁ॥ਜੈਸੇਧਰਊਪ
ਰਿਆਕਾਸੁ॥ਬ੍ਰਹਮਗਿਆਨੀਕੈਮਿਤ੍ਰਸਤ੍ਰੁਸਮਾਨਿ॥ਬ੍ਰਹਮਗਿਆਨੀਕੈਨਾਹੀਅਭਿਮਾ
ਨ॥ਬ੍ਰਹਮਗਿਆਨੀਊਚਤੇਊਚਾ॥ਮਨਿਅਪਨੈਹੈਸਭਤੇਨੀਚਾ॥ਬ੍ਰਹਮਗਿਆਨੀਸੇਜ
ਨਭਏ॥ਨਾਨਕਜਿਨਪ੍ਰਭੁਆਪਿਕਰੇਇ॥੨॥ਬ੍ਰਹਮਗਿਆਨੀਸਗਲਕੀਰੀਨਾ॥ਆਤ
ਮਰਸੁਬ੍ਰਹਮਗਿਆਨੀਚੀਨਾ॥ਬ੍ਰਹਮਗਿਆਨੀਕੀਸਭਊਪਰਿਮਇਆ॥ਬ੍ਰਹਮਗਿਆ
ਨੀਤੇਕਛੁਬੁਰਾਨਭਇਆ॥ਬ੍ਰਹਮਗਿਆਨੀਸਦਾਸਮਦਰਸੀ॥ਬ੍ਰਹਮਗਿਆਨੀਕੀਦ੍ਰਿਸ
ਟਿਅੰਮ੍ਰਿਤੁਬਰਸੀ॥ਬ੍ਰਹਮਗਿਆਨੀਬੰਧਨਤੇਮੁਕਤਾ॥ਬ੍ਰਹਮਗਿਆਨੀਕੀਨਿਰਮਲ
ਜੁਗਤਾ॥ਬ੍ਰਹਮਗਿਆਨੀਕਾਭੋਜਨੁਗਿਆਨ॥ਨਾਨਕਬ੍ਰਹਮਗਿਆਨੀਕਾਬ੍ਰਹਮਧਿਆਨੁ
॥੩॥ਬ੍ਰਹਮਗਿਆਨੀਏਕਊਪਰਿਆਸ॥ਬ੍ਰਹਮਗਿਆਨੀਕਾਨਹੀਬਿਨਾਸ॥ਬ੍ਰਹਮਗਿ
ਆਨੀਕੈਗਰੀਬੀਸਮਾਹਾ॥ਬ੍ਰਹਮਗਿਆਨੀਪਰਉਪਕਾਰਉਮਾਹਾ॥ਬ੍ਰਹਮਗਿਆਨੀਕੈ
ਨਾਹੀਧੰਧਾ॥ਬ੍ਰਹਮਗਿਆਨੀਲੇਧਾਵਤੁਬੰਧਾ॥ਬ੍ਰਹਮਗਿਆਨੀਕੈਹੋਇਸੁਭਲਾ॥ਬ੍ਰ
ਹਮਗਿਆਨੀਸੁਫਲਫਲਾ॥ਬ੍ਰਹਮਗਿਆਨੀਸੰਗਿਸਗਲਉਧਾਰੁ॥ਨਾਨਕਬ੍ਰਹਮਗਿ
ਆਨੀਜਪੈਸਗਲਸੰਸਾਰੁ॥੪॥ਬ੍ਰਹਮਗਿਆਨੀਕੈਏਕੈਰੰਗ॥ਬ੍ਰਹਮਗਿਆਨੀਕੈਬਸੈ
ਪ੍ਰਭੁਸੰਗ॥ਬ੍ਰਹਮਗਿਆਨੀਕੈਨਾਮੁਆਧਾਰੁ॥ਬ੍ਰਹਮਗਿਆਨੀਕੈਨਾਮੁਪਰਵਾਰੁ॥ਬ੍ਰਹ
ਮਗਿਆਨੀਸਦਾਸਦਜਾਗਤ॥ਬ੍ਰਹਮਗਿਆਨੀਅਹੰਬੁਧਿਤਿਆਗਤ॥ਬ੍ਰਹਮਗਿਆ
ਨੀਕੈਮਨਿਪਰਮਾਨੰਦ॥ਬ੍ਰਹਮਗਿਆਨੀਕੈਘਰਿਸਦਾਅਨੰਦ॥ਬ੍ਰਹਮਗਿਆਨੀਸੁਖਸਹ
ਜਨਿਵਾਸ॥ਨਾਨਕਬ੍ਰਹਮਗਿਆਨੀਕਾਨਹੀਬਿਨਾਸ॥੫॥ਬ੍ਰਹਮਗਿਆਨੀਬ੍ਰਹਮਕਾਬੇਤ

॥ਬ੍ਰਹਮਗਿਆਨੀਏਕਸੰਗਿਹੇਤਾ॥ਬ੍ਰਹਮਗਿਆਨੀਕੈਹੋਇਅਚਿੰਤਾ॥ਬ੍ਰਹਮਗਿਆਨੀ
ਕਾਨਿਰਮਲਮੰਤੁ॥ਬ੍ਰਹਮਗਿਆਨੀਜਿਸੁਕਰੈਪ੍ਰਭੁਆਪਿ॥ਬ੍ਰਹਮਗਿਆਨੀਕਾਬਡਪਰਤਾ
ਪ॥ਬ੍ਰਹਮਗਿਆਨੀਕਾਦਰਸੁਬਡਭਾਗੀਪਾਈਐ॥ਬ੍ਰਹਮਗਿਆਨੀਕਉਬਲਿਬਲਿਜਾ
ਈਐ॥ਬ੍ਰਹਮਗਿਆਨੀਕਉਖੋਜਹਿਮਹੇਸੁਰ॥ਨਾਨਕਬ੍ਰਹਮਗਿਆਨੀਆਪਿਪਰਮੇਸੁਰ॥
੬॥ਬ੍ਰਹਮਗਿਆਨੀਕੀਕੀਮਤਿਨਾਹਿ॥ਬ੍ਰਹਮਗਿਆਨੀਕੈਸਗਲਮਨਮਾਹਿ॥ਬ੍ਰਹਮਗਿ
ਆਨੀਕਾਕਉਨਜਾਨੈਭੇਦੁ॥ਬ੍ਰਹਮਗਿਆਨੀਕਉਸਦਾਅਦੇਸੁ॥ਬ੍ਰਹਮਗਿਆਨੀਕਾਕਥਿ
ਆਨਜਾਇਆਧਾਖ੍ਯਰੁ॥ਬ੍ਰਹਮਗਿਆਨੀਸਰਬਕਾਠਾਕੁਰੁ॥ਬ੍ਰਹਮਗਿਆਨੀਕੀਮਿਤਿ
ਕਉਨੁਬਖਾਨੈ॥ਬ੍ਰਹਮਗਿਆਨੀਕੀਗਤਿਬ੍ਰਹਮਗਿਆਨੀਜਾਨੈ॥ਬ੍ਰਹਮਗਿਆਨੀਕਾਅੰ
ਤੁਨਪਾਰੁ॥ਨਾਨਕਬ੍ਰਹਮਗਿਆਨੀਕਉਸਦਾਨਮਸਕਾਰੁ॥੭॥ਬ੍ਰਹਮਗਿਆਨੀਸਭਸ੍ਰਿਸ
ਟਿਕਾਕਰਤਾ॥ਬ੍ਰਹਮਗਿਆਨੀਸਦਜੀਵੈਨਹੀਮਰਤਾ॥ਬ੍ਰਹਮਗਿਆਨੀਮੁਕਤਿਜੁਗਤਿ
ਜੀਅਕਾਦਾਤਾ॥ਬ੍ਰਹਮਗਿਆਨੀਪੂਰਨਪੁਰਖੁਬਿਧਾਤਾ॥ਬ੍ਰਹਮਗਿਆਨੀਅਨਾਥਕਾਨਾ
ਥੁ॥ਬ੍ਰਹਮਗਿਆਨੀਕਾਸਭਊਪਰਿਹਾਥੁ॥ਬ੍ਰਹਮਗਿਆਨੀਕਾਸਗਲਅਕਾਰੁ॥ਬ੍ਰਹਮ
ਗਿਆਨੀਆਪਿਨਿਰੰਕਾਰੁ॥ਬ੍ਰਹਮਗਿਆਨੀਕੀਸੋਭਾਬ੍ਰਹਮਗਿਆਨੀਬਨੀ॥ਨਾਨਕ
ਬ੍ਰਹਮਗਿਆਨੀਸਰਬਕਾਧਨੀ॥੮॥੮॥ਸਲੋਕੁ॥ ॥ਉਰਿਧਾਰੈਜੋਅੰਤਰਿਨਾਮੁ
॥ਸਰਬਮੈਪੇਖੈਭਗਵਾਨੁ॥ਨਿਮਖਨਿਮਖਠਾਕੁਰਨਮਸਕਾਰੈ॥ਨਾਨਕਓਹੁਅਪਰਸੁਸ
ਗਲਨਿਸਤਾਰੈ॥੧॥ਅਸਟਪਦੀ॥ ॥ਮਿਥਿਆਨਾਹੀਰਸਨਾਪਰਸ॥ਮਨਮਹਿਪ੍ਰੀ
ਤਿਨਿਰੰਜਨਦਰਸ॥ਪਰਤ੍ਰਿਅਰੂਪੁਨਪੇਖੈਨੇਤ੍ਰ॥ਸਾਧਕੀਟਹਲਸੰਤਸੰਗਿਹੇਤ॥ਕਰ
ਨਨਸੁਨੈਕਾਹੂਕੀਨਿੰਦਾ॥ਸਭਤੇਜਾਨੈਆਪਸਕਉਮੰਦਾ॥ਗੁਰਪ੍ਰਸਾਦਿਬਿਖਿਆਪਰ
ਹਰੈ॥ਮਨਕੀਬਾਸਨਾਮਨਤੇਟਰੈ॥ਇੰਦ੍ਰੀਜਿਤਪੰਚਦੋਖਤੇਰਹਤ॥ਨਾਨਕਕੋਟਿਮਧੇਕੋ
ਐਸਾਅਪਰਸ॥੧॥ਬੈਸਨੋਸੋਜਿਸੁਊਪਰਿਸੁਪ੍ਰਸੰਨ॥ਬਿਸਨਕੀਮਾਇਆਤੇਹੋਇਭਿੰਨ
॥ਕਰਮਕਰਤਹੋਵੈਨਿਹਕਰਮ॥ਤਿਸੁਬੈਸਨੋਕਾਨਿਰਮਲਧਰਮ॥ਕਾਹੂਫਲਕੀਇਛਾ
ਨਹੀਬਾਛੈ॥ਕੇਵਲਭਗਤਿਕੀਰਤਨਸੰਗਿਰਾਚੈ॥ਮਨਤਨਅੰਤਰਿਸਿਮਰਨਗੋਪਾਲ॥
ਸਭਊਪਰਿਹੋਵਤਕਿਰਪਾਲ॥ਆਪਿਦ੍ਰਿੜੈਅਵਰਹਨਾਮੁਜਪਾਵੈ॥ਨਾਨਕਓਹੁਬੈਸਨੋ

ਪਰਮਗਤਿਪਾਵੈ॥੨॥ਭਗਉਤੀਭਗਵੰਤਭਗਤਿਕਾਰੰਗੁ॥ਸਗਲਤਿਆਗੈਦੁਸਟਕਾ
ਸੰਗੁ॥ਮਨਤੇਬਿਨਸੈਸਗਲਾਭਰਮੁ॥ਕਰਿਪੂਜੈਸਗਲਪਾਰਬ੍ਰਹਮੁ॥ਸਾਧਸੰਗਿਪਾ
ਪਾਮਲੁਖੋਵੈ॥ਤਿਸੁਭਗਉਤੀਕੀਮਤਿਊਤਮਹੋਵੈ॥ਭਗਵੰਤਕੀਟਹਲਕਰੈਨਿਤਨੀ
ਤਿ॥ਮਨੁਤਨੁਅਰਪੈਬਿਸਨਪਰੀਤਿ॥ਹਰਿਕੇਚਰਨਹਿਰਦੈਬਸਾਵੈ॥ਨਾਨਕਐਸਾਭਗ
ਉਤੀਭਗਵੰਤਕਉਪਾਵੈ॥੩॥ਸੋਪੰਡਿਤੁਜੋਮਨੁਪਰਬੋਧੈ॥ਰਾਮਨਾਮੁਆਤਮਮਹਿਸੋਧੈ
॥ਰਾਮਨਾਮਸਾਰੁਰਸੁਪੀਵੈ॥ਉਸੁਪੰਡਿਤਕੈਉਪਦੇਸਿਜਗੁਜੀਵੈ॥ਹਰਿਕੀਕਥਾਹਿਰਦੈ
ਬਸਾਵੈ॥ਸੋਪੰਡਿਤੁਫਿਰਿਜੋਨਿਨਆਵੈ॥ਬੇਦਪੁਰਾਨਸਿਮ੍ਰਿਤਿਬੂਝੈਮੂਲ॥ਸੂਖਮ
ਮਹਿਜਾਨੈਅਸਥੂਲੁ॥ਚਹੁਵਰਨਾਕਉਦੇਉਪਦੇਸੁ॥ਨਾਨਕਉਸੁਪੰਡਿਤਕਉਸਦਾਅ
ਦੇਸੁ॥੪॥ਬੀਜਮੰਤ੍ਰੁਸਰਬਕੋਗਿਆਨੁ॥ਚਹੁਵਰਨਾਮਹਿਜਪੈਕੋਊਨਾਮੁ॥ਜੋਜੋਜਪੈਤਿ
ਸਕੀਗਤਿਹੋਇ॥ਸਾਧਸੰਗਿਪਾਵੈਜਨੁਕੋਇ॥ਕਰਿਕਿਰਪਾਅੰਤਰਿਉਰਧਾਰੈ॥ਪਸੁਪ੍ਰੇਤ
ਮੁਘਦਪਾਥਰਕਉਤਾਰੈ॥ਸਰਬਰੋਗਕਾਅਉਖਦੁਨਾਮੁ॥ਕਲਿਆਣਰੂਪਮੰਗਲਗੁਣ
ਗਾਮ॥ਕਾਹੂਜੁਗਤਿਕਿਤੈਨਪਾਈਐਧਰਮਿ॥ਨਾਨਕਤਿਸੁਮਿਲੈਜਿਸੁਲਿਖਿਆਧੁਰਿਕ
ਰਮਿ॥੫॥ਜਿਸਕੈਮਨਿਪਾਰਬ੍ਰਹਮਕਾਨਿਵਾਸੁ॥ਤਿਸਕਾਨਾਮੁਸਤਿਰਾਮਦਾਸੁ॥ਆਤਮ
ਰਾਮੁਤਿਸੁਨਦਰੀਆਇਆ॥ਦਾਸਦਸੰਤਣਭਾਇਤਿਨਿਪਾਇਆ॥ਸਦਾਨਿਕਟਿਨਿਕਟਿ
ਹਰਿਜਾਨੁ॥ਸੋਦਾਸੁਦਰਗਹਪਰਵਾਨੁ॥ਅਪੁਨੇਦਾਸਕਉਆਪਿਕਿਰਪਾਕਰੈ॥ਤਿਸੁਦਾ
ਸਕਉਸਭਸੋਝੀਪਰੈ॥ਸਗਲਸੰਗਿਆਤਮਉਦਾਸੁ॥ਐਸੀਜੁਗਤਿਨਾਨਕਰਾਮਦਾਸੁ॥
੬॥ਪ੍ਰਭਕੀਆਗਿਆਆਤਮਹਿਤਾਵੈ॥ਜੀਵਨਮੁਕਤਿਸੋਊਕਹਾਵੈ॥ਤੈਸਾਹਰਖੁਤੈਸ
ਉਸੁਸੋਗੁ॥ਸਦਾਅਨੰਦੁਤਹਨਹੀਬਿਓਗੁ॥ਤੈਸਾਸੁਵਰਨੁਤੈਸੀਉਸੁਮਾਟੀ॥ਤੈਸਾਅੰਮ੍ਰਿਤੁ
ਤੈਸੀਬਿਖੁਖਾਟੀ॥ਤੈਸਾਮਾਨੁਤੈਸਾਅਭਿਮਾਨੁ॥ਤੈਸਾਰੰਕੁਤੈਸਾਰਾਜਾਨੁ॥ਜੋਵਰਤਾਏਸਾਈ
ਜੁਗਤਿ॥ਨਾਨਕਓਹੁਪੁਰਖੁਕਹੀਐਜੀਵਨਮੁਕਤਿ॥੭॥ਪਾਰਬ੍ਰਹਮਕੇਸਗਲੇਠਾਉ॥
ਜਿਤੁਜਿਤੁਘਰਿਰਾਖੈਤੈਸਾਤਿਨਨਾਉ॥ਆਪੇਕਰਨਕਰਾਵਨਜੋਗੁ॥ਪ੍ਰਭਭਾਵੈਸੋਈਫੁਨਿ
ਹੋਗੁ॥ਪਸਰਿਓਆਪਿਹੋਇਅਨਤਤਰੰਗ॥ਲਖੇਨਜਾਹਿਪਾਰਬ੍ਰਹਮਕੇਰੰਗ॥ਜੈਸੀਮਤਿਦੇ
ਇਤੈਸਾਪਰਗਾਸ॥ਪਾਰਬ੍ਰਹਮੁਕਰਤਾਅਬਿਨਾਸ॥ਸਦਾਸਦਾਸਦਾਦਇਆਲ॥ਸਿਮਰਿ

ਸਿਮਰਿਨਾਨਕਭਏਨਿਹਾਲ॥੮॥੯॥ਸਲੋਕੁ॥ ਉਸਤਤਿਕਰਹਿਅਨੇਕਜਨਅੰਤੁ
ਨਪਾਰਾਵਾਰ॥ਨਾਨਕਰਚਨਾਪ੍ਰਭਿਰਚੀਬਹੁਬਿਧਿਅਨਿਕਪ੍ਰਕਾਰ॥੧॥ਅਸਟਪਦੀ॥
ਕਈਕੋਟਿਹੋਏਪੂਜਾਰੀ॥ਕਈਕੋਟਿਆਚਾਰਬਿਉਹਾਰੀ॥ਕਈਕੋਟਿਭਏਤੀਰਥਵਾਸੀ॥ਕਈ
ਕੋਟਿਬਨਭ੍ਰਮਹਿਉਦਾਸੀ॥ਕਈਕੋਟਿਬੇਦਕੇਸ੍ਰੋਤੇ॥ਕਈਕੋਟਿਤਪੀਸੁਰਹੋਤੇ॥ਕਈਕੋਟਿ
ਆਤਮਧਿਆਨੁਧਾਰਹਿ॥ਕਈਕੋਟਿਕਬਿਕਾਬਿਬੀਚਾਰਹਿ॥ਕਈਕੋਟਿਨਵਤਨਨਾਮਧਿ
ਆਵਹਿ॥ਨਾਨਕਕਰਤੇਕਾਅੰਤੁਨਪਾਵਹਿ॥੧॥ਕਈਕੋਟਿਭਏਅਭਿਮਾਨੀ॥ਕਈਕੋਟਿਅੰਧ
ਅਗਿਆਨੀ॥ਕਈਕੋਟਿਕਿਰਪਨਕਠੋਰ॥ਕਈਕੋਟਿਅਭਿਗਆਤਮਨਿਕੋਰ॥ਕਈਕੋਟਿ
ਪਰਦਰਬਕਉਹਿਰਹਿ॥ਕਈਕੋਟਿਪਰਦੂਖਨਾਕਰਹਿ॥ਕਈਕੋਟਿਮਾਇਆਸ੍ਰਮਮਾਹਿ॥ਕ
ਈਕੋਟਿਪਰਦੇਸਭ੍ਰਮਾਹਿ॥ਜਿਤੁਜਿਤੁਲਾਵਹੁਤਿਤੁਤਿਤੁਲਗਨਾ॥ਨਾਨਕਕਰਤੇਕੀਜਾਨੈ
ਕਰਤਾਰਚਨਾ॥੨॥ਕਈਕੋਟਿਸਿਧਜਤੀਜੋਗੀ॥ਕਈਕੋਟਿਰਾਜੇਰਸਭੋਗੀ॥ਕਈਕੋਟਿਪੰਖੀ
ਸਰਪਉਪਾਏ॥ਕਈਕੋਟਿਪਾਥਰਬਿਰਖਨਿਪਜਾਏ॥ਕਈਕੋਟਿਪਵਣਪਾਣੀਬੈਸੰਤਰ॥
ਕਈਕੋਟਿਦੇਸਭੂਮੰਡਲ॥ਕਈਕੋਟਿਸਸੀਅਰਸੂਰਨਖ੍ਯਤ੍ਰ॥ਕਈਕੋਟਿਦੇਵਦਾਨਵਇੰਦ੍ਰ
ਸਿਰਿਛਤ੍ਰ॥ਸਗਲਸਮਗ੍ਰੀਅਪਨੈਸੂਤਿਧਾਰੈ॥ਨਾਨਕਜਿਸੁਜਿਸੁਭਾਵੈਤਿਸੁਤਿਸੁਨਿਸ
ਤਾਰੈ॥੩॥ਕਈਕੋਟਿਰਾਜਸਤਾਮਸਸਾਤਕ॥ਕਈਕੋਟਿਬੇਦਪੁਰਾਨਸਿਮ੍ਰਿਤਿਅਰੁਸਾਸਤ
॥ਕਈਕੋਟਿਕੀਏਰਤਨਸਮੁੰਦ॥ਕਈਕੋਟਿਨਾਨਾਪ੍ਰਕਾਰਜੰਤ॥ਕਈਕੋਟਿਕੀਏਚਿਰਜੀਵ
ਕਈਕੋਟਿਗਿਰੀਮੇਰਸੁਵਰਨਥੀਵੇ॥ਕਈਕੋਟਿਜਖ੍ਯਕਿੰਨਰਪਿਸਾਚ॥ਕਈਕੋਟਿਭੂਤਪ੍ਰੇਤਸੂ
ਕਰਮ੍ਰਿਗਾਚ॥ਸਭਤੇਨੇਰੈਸਭਹੂਤੇਦੂਰਿ॥ਨਾਨਕਆਪਿਅਲਿਪਤੁਰਹਿਆਭਰਪੂਰਿ॥੪॥ਕ
ਈਕੋਟਿਪਾਤਾਲਕੇਵਾਸੀ॥ਕਈਕੋਟਿਨਰਕਸੁਰਗਨਿਵਾਸੀ॥ਕਈਕੋਟਿਜਨਮਹਿਜੀਵ
ਹਿਮਰਹਿ॥ਕਈਕੋਟਿਬਹੁਜੋਨੀਫਿਰਹਿ॥ਕਈਕੋਟਿਬੈਠਤਹੀਖਾਹਿ॥ਕਈਕੋਟਿਘਾਲਹਿ
ਥਕਿਪਾਹਿ॥ਕਈਕੋਟਿਕੀਏਧਨਵੰਤ॥ਕਈਕੋਟਿਮਾਇਆਮਹਿਚਿੰਤ॥ਜਹਜਹਭਾਣਾ
ਤਹਤਹਰਾਖੇ॥ਨਾਨਕਸਭੁਕਿਛੁਪ੍ਰਭਕੈਹਾਥੇ॥੫॥ਕਈਕੋਟਿਭਏਬੈਰਾਗੀ॥ਰਾਮਨਾਮਸੰਗਿਤਿ
ਨਲਿਵਲਾਗੀ॥ਕਈਕੋਟਿਪ੍ਰਭਕਉਖੋਜੰਤੇ॥ਆਤਮਮਹਿਪਾਰਬ੍ਰਹਮੁਲਹੰਤੇ॥ਕਈਕੋਟਿ
ਦਰਸਨਪ੍ਰਭਪਿਆਸ॥ਤਿਨਕਉਮਿਲਿਓਪ੍ਰਭੁਅਬਿਨਾਸ॥ਕਈਕੋਟਿਮਾਗਹਿਸਤਸੰਗੁ

ਪਾਰਬ੍ਰਹਮਤਿਨਲਾਗਾਰੰਗੁ॥ਜਿਨਕਉਹੋਏਆਪਿਸੁਪ੍ਰਸੰਨ॥ਨਾਨਕਤੇਜਨਸਦਾਧਨਿਧੰ
ਨਿ॥੬॥ਕਈਕੋਟਿਖਾਣੀਅਰੁਖੰਡ॥ਕਈਕੋਟਿਅਕਾਸਬ੍ਰਹਮੰਡ॥ਕਈਕੋਟਿਹੋਏਅਵ
ਤਾਰ॥ਕਈਜੁਗਤਿਕੀਨੋਬਿਸਥਾਰ॥ਕਈਬਾਰਪਸਰਿਓਪਾਸਾਰ॥ਸਦਾਸਦਾਇਕੁਏਕੰਕ
ਾਰ॥ਕਈਕੋਟਿਕੀਨੇਬਹੁਭਾਤਿ॥ਪ੍ਰਭਤੇਹੋਏਪ੍ਰਭਮਾਹਿਸਮਾਤਿ॥ਤਾਕਾਅੰਤੁਨਜਾਨੈਕੋਇ
॥ਆਪੇਆਪਿਨਾਨਕਪ੍ਰਭੁਸੋਇ॥੭॥ਕਈਕੋਟਿਪਾਰਬ੍ਰਹਮਕੇਦਾਸ॥ਤਿਨਹੋਵਤਆਤ
ਮਪਰਗਾਸ॥ਕਈਕੋਟਿਤਤਕੇਬੇਤੇ॥ਸਦਾਨਿਹਾਰਹਿਏਕੋਨੇਤ੍ਰੇ॥ਕਈਕੋਟਿਨਾਮਰਸੁਪੀਵ
ਹਿ॥ਅਮਰਭਏਸਦਸਦਹੀਜੀਵਹਿ॥ਕਈਕੋਟਿਨਾਮਗੁਨਗਾਵਹਿ॥ਆਤਮਰਸਿਸੁਖਿਸ
ਹਜਿਸਮਾਵਹਿ॥ਅਪੁਨੇਜਨਕਉਸਾਸਿਸਾਸਿਸਮਾਰੇ॥ਨਾਨਕਓਇਪਰਮੇਸੁਰਕੇਪਿਆਰੇ
॥੮॥੧੦॥ਸਲੋਕੁ॥ ਕਰਣਕਾਰਣਪ੍ਰਭੁਏਕੁਹੈਦੂਸਰਨਾਹੀਕੋਇ॥ਨਾਨਕਤਿਸੁਬ
ਲਿਹਾਰਣੈਜਲਿਥਲਿਮਹੀਅਲਿਸੋਇ॥੧॥ਅਸਟਪਦੀ॥ ਕਰਨਕਰਾਵਨਕਰ
ਨੈਜੋਗੁ॥ਜੋਤਿਸੁਭਾਵੈਸੋਈਹੋਗੁ॥ਖਿਨਮਹਿਥਾਪਿਉਥਾਪਨਹਾਰਾ॥ਅੰਤੁਨਹੀਕਿਛੁਪਾਰ
ਾਵਾਰਾ॥ਹੁਕਮੇਧਾਰਿਅਧਰਰਹਾਵੈ॥ਹੁਕਮੇਉਪਜੈਹੁਕਮਿਸਮਾਵੈ॥ਹੁਕਮੇਊਚਨੀਚਬਿਉਹ
ਾਰ॥ਹੁਕਮੇਅਨਿਕਰੰਗਪਰਕਾਰ॥ਕਰਿਕਰਿਦੇਖੈਅਪਨੀਵਡਿਆਈ॥ਨਾਨਕਸਭਮਹਿਰ
ਹਿਆਸਮਾਈ॥੧॥ਪ੍ਰਭਭਾਵੈਮਾਨੁਖਗਤਿਪਾਵੈ॥ਪ੍ਰਭਭਾਵੈਤਾਪਾਥਰਤਰਾਵੈ॥ਪ੍ਰਭਭਾਵੈ
ਬਿਨੁਸਾਸਤੇਰਾਖੈ॥ਪ੍ਰਭਭਾਵੈਤਾਹਰਿਗੁਣਭਾਖੈ॥ਪ੍ਰਭਭਾਵੈਤਾਪਤਿਤਉਧਾਰੈ॥ਆਪਿ
ਕਰੈਆਪਨਬੀਚਾਰੈ॥ਦੁਹਾਸਿਰਿਆਕਾਆਪਿਸੁਆਮੀ॥ਖੇਲੈਬਿਗਸੈਅੰਤਰਜਾਮੀ॥ਜੋ
ਭਾਵੈਸੋਕਾਰਕਰਾਵੈ॥ਨਾਨਕਦ੍ਰਿਸਟੀਅਵਰੁਨਆਵੈ॥੨॥ਕਹੁਮਾਨੁਖਤੇਕਿਆਹੋਇਆ
ਵੈ॥ਜੋਤਿਸੁਭਾਵੈਸੋਈਕਰਾਵੈ॥ਇਸਕੈਹਾਥਿਹੋਇਤਾਸਭੁਕਿਛੁਲੇਇ॥ਜੋਤਿਸੁਭਾਵੈ
ਸੋਈਕਰੇਇ॥ਅਨਜਾਨਤਬਿਖਿਆਮਹਿਰਚੈ॥ਜੇਜਾਨਤਆਪਨਆਪਬਚੈ॥ਭਰਮੇਭੂਲਾ
ਦਹਦਿਸਿਧਾਵੈ॥ਨਿਮਖਮਾਹਿਚਾਰਿਕੁੰਟਫਿਰਿਆਵੈ॥ਕਰਿਕਿਰਪਾਜਿਸੁਅਪਨੀਭਗ
ਤਿਦੇਇ॥ਨਾਨਕਤੇਜਨਨਾਮਿਮਿਲੇਇ॥੩॥ਖਿਨਮਹਿਨੀਚਕੀਟਕਉਰਾਜ॥ਪਾਰਬ੍ਰਹਮ
ਗਰੀਬਨਿਵਾਜ॥ਜਾਕਾਦ੍ਰਿਸਟਿਕਛੂਨਆਵੈ॥ਤਿਸੁਤਤਕਾਲਦਹਦਿਸਪ੍ਰਗਟਾਵੈ॥ਜਾ
ਕਉਅਪੁਨੀਕਰੈਬਖਸੀਸ॥ਤਾਕਾਲੇਖਾਨਗਨੈਜਗਦੀਸ॥ਜੀਉਪਿੰਡੁਸਭਤਿਸਕੀਰਾਸਿ

ਘਟਿਘਟਿਪੂਰਨਬ੍ਰਹਮਪ੍ਰਗਾਸ॥ਅਪਨੀਬਣਤਆਪਿਬਨਾਈ॥ਨਾਨਕਜੀਵੈਦੇਖਿਬ
ਡਾਈ॥੪॥ਇਸਕਾਬਲੁਨਾਹੀਇਸੁਹਾਥ॥ਕਰਨਕਰਾਵਨਸਰਬਕੋਨਾਥ॥ਆਗਿਆਕਾ
ਬਪੁਰਾਜੀਉ॥ਜੋਤਿਸੁਭਾਵੈਸੋਈਫੁਨਿਥੀਉ॥ਕਬਹੂਊਚਨੀਚਮਹਿਬਸੈ॥ਕਬਹੂਸੋਗ
ਰਖਰੰਗਿਹਸੈ॥ਕਬਹੂਨਿੰਦਚਿੰਦਬਿਉਹਾਰ॥ਕਬਹੂਊਭਅਕਾਸਪਇਆਲ॥ਕਬਹੂਬੇ
ਤਾਬ੍ਰਹਮਬੀਚਾਰ॥ਨਾਨਕਆਪਿਮਿਲਾਵਣਹਾਰ॥੫॥ਕਬਹੂਨਿਰਤਿਕਰੈਬਹੁਭਾਤਿ॥ਕ
ਬਹੂਸੋਇਰਹੈਦਿਨੁਰਾਤਿ॥ਕਬਹੂਮਹਾਕ੍ਰੋਧਬਿਕਰਾਲ॥ਕਬਹੂਸਰਬਕੀਹੋਤਰਵਾਲ॥
ਕਬਹੂਹੋਇਬਹੈਬਡਰਾਜਾ॥ਕਬਹੂਭੇਖਾਰੀਨੀਚਕਾਸਾਜਾ॥ਕਬਹੂਅਪਕੀਰਤਿਮਹਿ
ਆਵੈ॥ਕਬਹੂਭਲਾਭਲਾਕਹਾਵੈ॥ਜਿਉਪ੍ਰਭੁਰਾਖੈਤਿਵਹੀਰਹੈ॥ਗੁਰਪ੍ਰਸਾਦਿਨਾਨਕਸਚੁ
ਕਹੈ॥੬॥ਕਬਹੂਹੋਇਪੰਡਿਤੁਕਰੇਬਖ੍ਯਾਨੁ॥ਕਬਹੂਮੋਨਿਧਾਰੀਲਾਵੈਧਿਆਨੁ॥ਕਬਹੂਤਟ
ਤੀਰਥਇਸਨਾਨ॥ਕਬਹੂਸਿਧਸਾਧਿਕਮੁਖਿਗਿਆਨ॥ਕਬਹੂਕੀਟਹਸਤਿਪਤੰਗਹੋਇਜੀ
ਆ॥ਅਨਿਕਜੋਨਿਭਰਮੈਭਰਮੀਆ॥ਨਾਨਾਰੂਪਜਿਉਸ੍ਵਾਗੀਦਿਖਾਵੈ॥ਜਿਉਪ੍ਰਭਭਾਵੈ
ਤਿਵੈਨਚਾਵੈ॥ਜੋਤਿਸੁਭਾਵੈਸੋਈਹੋਇ॥ਨਾਨਕਦੂਜਾਅਵਰੁਨਕੋਇ॥੭॥ਕਬਹੂਸਾਧ
ਸੰਗਤਿਇਹੁਪਾਵੈ॥ਉਸੁਅਸਥਾਨਤੇਬਹੁਰਿਨਆਵੈ॥ਅੰਤਰਿਹੋਇਗਿਆਨਪ੍ਰਗ
ਸੁ॥ਉਸੁਅਸਥਾਨਕਾਨਹੀਬਿਨਾਸੁ॥ਮਨਤਨਨਾਮਿਰਤੇਇਕਰੰਗਿ॥ਸਦਾਬਸਹਿਪਾਰ
ਬ੍ਰਹਮਕੈਸੰਗਿ॥ਜਿਉਜਲਮਹਿਜਲੁਆਇਖਟਾਨਾ॥ਤਿਉਜੋਤੀਸੰਗਿਜੋਤਿਸਮਾਨਾ॥
ਮਿਟਿਗਏਗਵਨਪਾਏਬਿਸ੍ਰਾਮ॥ਨਾਨਕਪ੍ਰਭਕੈਸਦਕੁਰਬਾਨ॥੮॥੧੧॥ਸਲੋਕੁ॥
ਸੁਖੀਬਸੈਮਸਕੀਨੀਆ॥ਆਪੁਨਿਵਾਰਿਤਲੇ॥ਬਡੇਬਡੇਅਹੰਕਾਰੀਆ॥ਨਾਨਕਗਰਬਿਗ
ਲੇ॥੧॥ਅਸਟਪਦੀ॥ ॥ਜਿਸਕੈਅੰਤਰਿਰਾਜਅਭਿਮਾਨੁ॥ਸੋਨਰਕਪਾਤੀਹੋਵ
ਸੁਆਨੁ॥ਜੋਜਾਨੈਮੈਜੋਬਨਵੰਤੁ॥ਸੋਹੋਵਤਬਿਸਟਾਕਾਜੰਤੁ॥ਆਪਸਕਉਕਰਮਵੰਤੁ
ਕਹਾਵੈ॥ਜਨਮਿਮਰੈਬਹੁਜੋਨਿਭ੍ਰਮਾਵੈ॥ਧਨਭੂਮਿਕਾਜੋਕਰੈਗੁਮਾਨੁ॥ਸੋਮੂਰਖੁਅੰਧ
ਅਗਿਆਨੁ॥ਕਰਿਕਿਰਪਾਜਿਸਕੈਹਿਰਦੈਗਰੀਬੀਬਸਾਵੈ॥ਨਾਨਕਈਹਾਮੁਕਤੁਆਗੈ
ਸੁਖੁਪਾਵੈ॥੧॥ਧਨਵੰਤਾਹੋਇਕਰਿਗਰਬਾਵੈ॥ਤ੍ਰਿਣਸਮਾਨਿਕਛੁਸੰਗਿਨਜਾਵੈ॥ਬਹੁ
ਲਸਕਰਮਾਨੁਖਊਪਰਿਕਰੇਆਸ॥ਪਲਭੀਤਰਿਤਾਕਾਹੋਇਬਿਨਾਸ॥ਸਭਤੇਆਪਜਾ

ਬਲਵੰਤੁ॥ਖਿਨਮਹਿਹੋਇਜਾਇਭਸਮੰਤੁ॥ਕਿਸੈਨਬਦੈਆਪਿਅਹੰਕਾਰੀ॥ਧਰਮਰਾਇ
ਤਿਸੁਕਰੇਖੁਆਰੀ॥ਗੁਰਪ੍ਰਸਾਦਿਜਾਕਾਮਿਟੈਅਭਿਮਾਨੁ॥ਸੋਜਨੁਨਾਨਕਦਰਗਹਪਰਵ
ਾਨੁ॥੨॥ਕੋਟਿਕਰਮਕਰੈਹਉਧਾਰੇ॥ਸ੍ਰਮੁਪਾਵੈਸਗਲੇਬਿਰਥਾਰੇ॥ਅਨਿਕਤਪਸਿ
ਆਕਰੇਅਹੰਕਾਰ॥ਨਰਕਸੁਰਗਫਿਰਿਫਿਰਿਅਵਤਾਰ॥ਅਨਿਕਜਤਨਕਰਿਆਤ
ਮਨਹੀਦ੍ਰਵੈ॥ਹਰਿਦਰਗਹਕਹੁਕੈਸੇਗਵੈ॥ਆਪਸਕਉਜੋਭਲਾਕਹਾਵੈ॥ਤਿਸਹਿਭਲਾ
ਈਨਿਕਟਿਨਆਵੈ॥ਸਰਬਕੀਰੇਨਜਾਕਾਮਨੁਹੋਇ॥ਕਹੁਨਾਨਕਤਾਕੀਨਿਰਮਲਸੋਇ॥੩॥
ਜਬਲਗੁਜਾਨੈਮੁਝਤੇਕਛੁਹੋਇ॥ਤਬਇਸਕਉਸੁਖੁਨਾਹੀਕੋਇ॥ਜਬਇਹਜਾਨੈਮੈਕਿਛੁ
ਕਰਤਾ॥ਤਬਲਗੁਗਰਭਜੋਨਿਮਹਿਫਿਰਤਾ॥ਜਬਧਾਰੈਕੋਊਬੈਰੀਮੀਤੁ॥ਤਬਲਗੁਨਿਹ
ਚਲੁਨਾਹੀਚੀਤੁ॥ਜਬਲਗੁਮੋਹਮਗਨਸੰਗਿਮਾਇ॥ਤਬਲਗੁਧਰਮਰਾਇਦੇਇਸਜਾਇ॥
ਪ੍ਰਭਕਿਰਪਾਤੇਬੰਧਨਤੂਟੈ॥ਗੁਰਪ੍ਰਸਾਦਿਨਾਨਕਹਉਛੂਟੈ॥੪॥ਸਹਸਖਟੇਲਖਕਉਉਠਿ
ਧਾਵੈ॥ਤ੍ਰਿਪਤਿਨਆਵੈਮਾਇਆਪਾਛੈਪਾਵੈ॥ਅਨਿਕਭੋਗਬਿਖਿਆਕੇਕਰੈ॥ਨਹਤ੍ਰਿਪਤ
ਾਵੈਖਪਿਖਪਿਮਰੈ॥ਬਿਨਾਸੰਤੋਖਨਹੀਕੋਊਰਾਜੈ॥ਸੁਪਨਮਨੋਰਥਬ੍ਰਿਥੇਸਭਕਾਜੈ॥ਨਾਮਰੰ
ਗਿਸਰਬਸੁਖੁਹੋਇ॥ਬਡਭਾਗੀਕਿਸੈਪਰਾਪਤਿਹੋਇ॥ਕਰਨਕਰਾਵਨਆਪੇਆਪਿ॥ਸ
ਦਾਸਦਾਨਾਨਕਹਰਿਜਾਪਿ॥੫॥ਕਰਨਕਰਾਵਨਕਰਨੈਹਾਰੁ॥ਇਸਕੈਹਾਥਿਕਹਾਬੀਚਾਰੁ॥ਜੈ
ਸੀਦ੍ਰਿਸਟਿਕਰੇਤੈਸਾਹੋਇ॥ਆਪੇਆਪਿਆਪਿਪ੍ਰਭੁਸੋਇ॥ਜੋਕਿਛੁਕੀਨੋਸੁਅਪਨੈਰੰਗਿ॥
ਸਭਤੇਦੂਰਿਸਭਹੂਕੈਸੰਗਿ॥ਬੂਝੈਦੇਖੈਕਰੈਬਿਬੇਕ॥ਆਪਹਿਏਕਆਪਹਿਅਨੇਕ॥ਮਰੈਨ
ਬਿਨਸੈਆਵੈਨਜਾਇ॥ਨਾਨਕਸਦਹੀਰਹਿਆਸਮਾਇ॥੬॥ਆਪਿਉਪਦੇਸੈਸਮਝੈਆਪਿ॥
ਆਪੇਰਚਿਆਸਭਕੈਸਾਥਿ॥ਆਪਿਕੀਨੋਆਪਨਬਿਸਥਾਰੁ॥ਸਭੁਕਛੁਉਸਕਾਓਹੁਕਰ
ਨੈਹਾਰੁ॥ਉਸਤੇਭਿੰਨਕਹਹੁਕਿਛੁਹੋਇ॥ਥਾਨਥਨੰਤਰਿਏਕੈਸੋਇ॥ਅਪੁਨੇਚਲਿਤਆਪਿਕ
ਰਣੈਹਾਰ॥ਕਉਤਕਕਰੈਰੰਗਆਪਾਰ॥ਮਨਮਹਿਆਪਿਮਨਅਪੁਨੇਮਾਹਿ॥ਨਾਨਕਕੀਮਤਿਕਹ
ਨੁਨਜਾਇ॥੭॥ਸਤਿਸਤਿਸਤਿਪ੍ਰਭੁਸੁਆਮੀ॥ਗੁਰਪਰਸਾਦਿਕਿਨੈਵਖਿਆਨੀ॥ਸਚੁਸਚੁ
ਸਚੁਸਭੁਕੀਨਾ॥ਕੋਟਿਮਧੇਕਿਨੈਬਿਰਲੈਚੀਨਾ॥ਭਲਾਭਲਾਭਲਾਤੇਰਾਰੂਪ॥ਅਤਿਸੁੰਦਰਅ
ਪਾਰਅਨੂਪ॥ਨਿਰਮਲਨਿਰਮਲਨਿਰਮਲਤੇਰੀਬਾਣੀ॥ਘਟਿਘਟਿਸੁਨੀਸ੍ਰਵਨਬਖ੍ਯਾਣੀ॥

ਪਵਿਤ੍ਰਪਵਿਤ੍ਰਪਵਿਤ੍ਰਪੁਨੀਤ॥ਨਾਮੁਜਪੈਨਾਨਕਮਨਿਪ੍ਰੀਤਿ॥੮॥੧੨॥ਸਲੋਕੁ॥
ਸੰਤਸਰਨਿਜੋਜਨੁਪਰੈਸੋਜਨੁਉਧਰਨਹਾਰ॥ਸੰਤਕੀਨਿੰਦਾਨਾਨਕਾਬਹੁਰਿਬਹੁਰਿਅਵਤਾਰ॥
੧॥ਅਸਟਪਦੀ॥ ॥ਸੰਤਕੈਦੂਖਨਿਆਰਜਾਘਟੈ॥ਸੰਤਕੈਦੂਖਨਿਜਮਤੇਨਹੀਛੁਟੈ॥ਸੰ
ਤਕੈਦੂਖਨਿਸੁਖੁਸਭੁਜਾਇ॥ਸੰਤਕੈਦੂਖਨਿਨਰਕਮਹਿਪਾਇ॥ਸੰਤਕੈਦੂਖਨਿਮਤਿਹੋਇਮਲੀਨ
॥ਸੰਤਕੈਦੂਖਨਿਸੋਭਾਤੇਹੀਨ॥ਸੰਤਕੇਹਤੇਕਉਰਖੈਨਕੋਇ॥ਸੰਤਕੈਦੂਖਨਿਥਾਨਭ੍ਰਸਟੁਹੋਇ॥
ਸੰਤਕ੍ਰਿਪਾਲਕ੍ਰਿਪਾਜੇਕਰੈ॥ਨਾਨਕਸੰਤਸੰਗਿਨਿੰਦਕੁਭੀਤਰੈ॥੧॥ਸੰਤਕੇਦੂਖਨਤੇਮੁਖੁਭਵੈ
॥ਸੰਤਨਕੈਦੂਖਨਿਕਾਗਜਿਉਲਵੈ॥ਸੰਤਨਕੈਦੂਖਨਿਸਰਪਜੋਨਿਪਾਇ॥ਸੰਤਕੈਦੂਖਨਿਤ੍ਰਿ
ਗਦਜੋਨਿਕਿਰਮਾਇ॥ਸੰਤਨਕੈਦੂਖਨਿਤ੍ਰਿਸਨਾਮਹਿਜਲੈ॥ਸੰਤਕੈਦੂਖਨਿਸਭੁਕੋਛਲੈ॥ਸੰ
ਤਕੈਦੂਖਨਿਤੇਜੁਸਭੁਜਾਇ॥ਸੰਤਕੈਦੂਖਨਿਨੀਚੁਨੀਚਾਇ॥ਸੰਤਦੋਖੀਕਾਥਾਉਕੋਨਾਹਿ॥ਨਾ
ਨਕਸੰਤਭਾਵੈਤਾਓਇਭੀਗਤਿਪਾਹਿ॥੨॥ਸੰਤਕਾਨਿੰਦਕੁਮਹਾਅਤਤਾਈ॥ਸੰਤਕਾਨਿੰਦ
ਕੁਖਿਨੁਟਿਕਨੁਨਪਾਈ॥ਸੰਤਕਾਨਿੰਦਕੁਮਹਾਹਤਿਆਰਾ॥ਸੰਤਕਾਨਿੰਦਕੁਪਰਮੇਸੁਰਿਮਾਰਾ॥
ਸੰਤਕਾਨਿੰਦਕੁਰਾਜਤੇਹੀਨੁ॥ਸੰਤਕਾਨਿੰਦਕੁਦੁਖੀਆਅਰੁਦੀਨੁ॥ਸੰਤਕੇਨਿੰਦਕਕਉਸਰਬ
ਰੋਗ॥ਸੰਤਕੇਨਿੰਦਕਕਉਸਦਾਬਿਜੋਗ॥ਸੰਤਕੀਨਿੰਦਾਦੋਖਮਹਿਦੋਖੁ॥ਨਾਨਕਸੰਤਭਾਵੈਤਾ
ਉਸਕਾਭੀਹੋਇਮੋਖੁ॥੩॥ਸੰਤਕਾਦੋਖੀਸਦਾਅਪਵਿਤੁ॥ਸੰਤਕਾਦੋਖੀਕਿਸੈਕਾਨਹੀਮਿਤੁ॥
ਸੰਤਕੇਦੋਖੀਕਉਡਾਨੁਲਾਗੈ॥ਸੰਤਕੇਦੋਖੀਕਉਸਭਤਿਆਗੈ॥ਸੰਤਕਾਦੋਖੀਮਹਾਅਹੰਕਾਰੀ
॥ਸੰਤਕਾਦੋਖੀਸਦਾਬਿਕਾਰੀ॥ਸੰਤਕਾਦੋਖੀਜਨਮੈਮਰੈ॥ਸੰਤਕੀਦੂਖਨਾਸੁਖਤੇਟਰੈ॥ਸੰਤਕੇਦੋ
ਖੀਕਉਨਾਹੀਠਾਉ॥ਨਾਨਕਸੰਤਭਾਵੈਤਾਲਏਮਿਲਾਇ॥੪॥ਸੰਤਕਾਦੋਖੀਅਧਬੀਚਤੇਟੂ
ਟੈ॥ਸੰਤਕਾਦੋਖੀਕਿਤੈਕਾਜਿਨਪਹੂਚੈ॥ਸੰਤਕੇਦੋਖੀਕਉਉਦਿਆਨਭ੍ਰਮਾਈਐ॥ਸੰਤਕਾਦੋ
ਖੀਉਝੜਿਪਾਈਐ॥ਸੰਤਕਾਦੋਖੀਅੰਤਰਤੇਥੋਥਾ॥ਜਿਉਸਾਸਬਿਨਾਮਿਰਤਕੀਲੋਥਾ॥
ਸੰਤਕੇਦੋਖੀਕੀਜੜਕਿਛੁਨਾਹਿ॥ਆਪਨਬੀਜਿਆਪੇਹੀਖਾਹਿ॥ਸੰਤਕੇਦੋਖੀਕਉਅਵਰੁ
ਨਰਾਖਨਹਾਰੁ॥ਨਾਨਕਸੰਤਭਾਵੈਤਾਲਏਉਬਾਰਿ॥੫॥ਸੰਤਕਾਦੋਖੀਇਉਬਿਲਲਾਇ
॥ਜਿਉਜਲਬਿਹੂਨਮਛੁਲੀਤੜਫੜਾਇ॥ਸੰਤਕਾਦੋਖੀਭੂਖਾਨਹੀਰਾਜੈ॥ਜਿਉਪਾਵਕੁ
ਈਧਨਿਨਹੀਧ੍ਰਾਪੈ॥ਸੰਤਕਾਦੋਖੀਛੁਟੈਇਕੇਲਾ॥ਜਿਉਬੂਆੜੁਤਿਲੁਖੇਤਮਾਹਿਦੁਹੇਲਾ

ਸੰਤਕਾਦੋਖੀਧਰਮਤੇਰਹਤਾ॥ਸੰਤਕਾਦੋਖੀਸਦਮਿਥਿਆਕਹਤਾ॥ਕਿਰਤੁਨਿੰਦਕਕਾਧੁਰਿਹੀ
ਪਇਆ॥ਨਾਨਕਜੋਤਿਸੁਭਾਵੈਸੋਈਥਿਆ॥੬॥ਸੰਤਕਾਦੋਖੀਬਿਗੜਰੂਪੁਹੋਇਜਾਇ॥
ਸੰਤਕੇਦੋਖੀਕਉਦਰਗਹਮਿਲੈਸਜਾਇ॥ਸੰਤਕਾਦੋਖੀਸਦਾਸਹਕਾਈਐ॥ਸੰਤਕਾਦੋਖੀ
ਨਮਰੈਨਜੀਵਾਈਐ॥ਸੰਤਕੇਦੋਖੀਕੀਪੁਜੈਨਆਸਾ॥ਸੰਤਕਾਦੋਖੀਉਠਿਚਲੈਨਿਰਾਸਾ॥ਸੰ
ਤਕੈਦੋਖਿਨਤ੍ਰਿਸਟੈਕੋਇ॥ਜੈਸਾਭਾਵੈਤੈਸਾਕੋਈਹੋਇ॥ਪਇਆਕਿਰਤੁਨਮੇਟੈਕੋਇ॥ਨਾ
ਨਕਜਾਨੈਸਚਾਸੋਇ॥੭॥ਸਭਘਟਤਿਸਕੇਓਹੁਕਰਨੈਹਾਰੁ॥ਸਦਾਸਦਾਤਿਸਕਉਨਮਸਕਾਰੁ
॥ਪ੍ਰਭਕੀਉਸਤਤਿਕਰਹੁਦਿਨੁਰਾਤਿ॥ਤਿਸਹਿਧਿਆਵਹੁਸਾਸਿਗਿਰਾਸਿ॥ਸਭੁਕਛੁਵਰ
ਤੈਤਿਸਕਾਕੀਆ॥ਜੈਸਾਕਰੇਤੈਸਾਕੋਥੀਆ॥ਅਪਨਾਖੇਲੁਆਪਿਕਰਨੈਹਾਰੁ॥ਦੂਸਰਕਉ
ਨੁਕਹੈਬੀਚਾਰੁ॥ਜਿਸਨੋਕ੍ਰਿਪਾਕਰੈਤਿਸੁਆਪਨਨਾਮੁਦੇਇ॥ਬਡਭਾਗੀਨਾਨਕਜਨਸੇਇ॥
੮॥੧੩॥ਸਲੋਕੁ॥ ॥ਤਜਹੁਸਿਆਨਪਸੁਰਿਜਨਹੁਸਿਮਰਹੁਹਰਿਹਰਿਰਾਇ॥ਏਕਸ
ਹਰਿਮਨਿਰਖਹੁਨਾਨਕਦੂਖੁਭਰਮੁਭਉਜਾਇ॥੧॥ਅਸਟਪਦੀ॥ ॥ਮਾਨੁਖਕੀਟੇਕ
ਬ੍ਰਿਥੀਸਭਜਾਨੁ॥ਦੇਵਨਕਉਏਕੈਭਗਵਾਨੁ॥ਜਿਸਕੈਦੀਐਰਹੈਅਘਾਇ॥ਬਹੁਰਿਨਤ੍ਰਿ
ਸਨਾਲਾਗੈਆਇ॥ਮਾਰੈਰਾਖੈਏਕੋਆਪਿ॥ਮਾਨੁਖਕੈਕਿਛੁਨਾਹੀਹਾਥਿ॥ਤਿਸਕਾਹੁਕਮੁਬੂਝਿ
ਸੁਖੁਹੋਇ॥ਤਿਸਕਾਨਾਮੁਰਖੁਕੰਠਿਪਰੋਇ॥ਸਿਮਰਿਸਿਮਰਿਸਿਮਰਿਪ੍ਰਭੁਸੋਇ॥ਨਾਨਕਬਿ
ਘਨੁਨਲਾਗੈਕੋਇ॥੧॥ਉਸਤਤਿਮਨਮਹਿਕਰਿਨਿਰੰਕਾਰ॥ਕਰਿਮਨਮੇਰੇਸਤਿਬਿਉਹਾਰ॥
ਨਿਰਮਲਰਸਨਾਅੰਮ੍ਰਿਤੁਪੀਉ॥ਸਦਾਸੁਹੇਲਾਕਰਿਲੇਹਿਜੀਉ॥ਨੈਨਹੁਪੇਖੁਠਾਕੁਰਕਾਰੰਗੁ
॥ਸਾਧਸੰਗਿਬਿਨਸੈਸਭਸੰਗੁ॥ਚਰਨਚਲਉਮਾਰਗਿਗੋਬਿੰਦ॥ਮਿਟਹਿਪਾਪਜਪੀਐਹ
ਰਿਬਿੰਦ॥ਕਰਹਰਿਕਰਮਸ੍ਰਵਨਿਹਰਿਕਥਾ॥ਹਰਿਦਰਗਹਨਾਨਕਊਜਲਮਥਾ॥੨॥ਬਡ
ਭਾਗੀਤੇਜਨਜਗਮਾਹਿ॥ਸਦਾਸਦਾਹਰਿਕੇਗੁਨਗਾਹਿ॥ਰਾਮਨਾਮਜੋਕਰਹਿਬੀਚਾਰ॥ਸੇਧ
ਨਵੰਤਗਨੀਸੰਸਾਰ॥ਮਨਿਤਨਿਮੁਖਿਬੋਲਹਿਹਰਿਮੁਖੀ॥ਸਦਾਸਦਾਜਾਨਹੁਤੇਸੁਖੀ॥ਏ
ਕੋਏਕੁਏਕੁਪਛਾਨੈ॥ਇਤਉਤਕੀਓਹੁਸੋਝੀਜਾਨੈ॥ਨਾਮਸੰਗਿਜਿਸਕਾਮਨੁਮਾਨਿਆ॥
ਨਾਨਕਤਿਨਹਿਨਿਰੰਜਨੁਜਾਨਿਆ॥੩॥ਗੁਰਪ੍ਰਸਾਦਿਆਪਨਆਪੁਸੁਝੈ॥ਤਿਸਕੀਜਾਨਹੁ
ਤ੍ਰਿਸਨਾਬੁਝੈ॥ਸਾਧਸੰਗਿਹਰਿਹਰਿਜਸੁਕਹਤ॥ਸਰਬਰੋਗਤੇਓਹੁਹਰਿਜਨੁਰਹਤ॥ਅ

ਦਿਨੁਕੀਰਤਨੁਕੇਵਲਬਖ੍ਯਾਨੁ॥ਗ੍ਰਿਹਸਤਮਾਹਿਸੋਈਨਿਰਬਾਨੁ॥ਏਕਊਪਰਿਜਿਸੁਜਨਕੀਆ
ਸਾ॥ਤਿਸਕੀਕਟੀਐਜਮਕੀਫਾਸਾ॥ਪਾਰਬ੍ਰਹਮਕੀਜਿਸੁਮਨਿਭੂਖ॥ਨਾਨਕਤਿਸਹਿਨਲਾਗ
ਹਿਦੂਖ॥੪॥ਜਿਸਕਉਹਰਿਪ੍ਰਭੁਮਨਿਚਿਤਿਆਵੈ॥ਸੋਸੰਤੁਸੁਹੇਲਾਨਹੀਡੁਲਾਵੈ॥ਜਿਸੁਪ੍ਰ
ਭੁਅਪੁਨਾਕ੍ਰਿਪਾਕਰੈ॥ਸੋਸੇਵਕੁਕਹੁਕਿਸਤੇਡਰੈ॥ਜੈਸਾਸਾਤੈਸਾਦ੍ਰਿਸਟਾਇਆ॥ਅਪੁਨੇਕਾ
ਰਜਮਹਿਆਪਿਸਮਾਇਆ॥ਸੋਧਤਸੋਧਤਸੋਧਤਸੀਝਿਆ॥ਗੁਰਪ੍ਰਸਾਦਿਤਤੁਸਭੁਬੂਝਿ
ਆ॥ਜਬਦੇਖਉਤਬਸਭੁਕਿਛੁਮੂਲੁ॥ਨਾਨਕਸੋਸੂਖਮੁਸੋਈਅਸਥੂਲੁ॥੫॥ਨਹਕਿਛੁ
ਜਨਮੈਨਹਕਿਛੁਮਰੈ॥ਆਪਨਚਲਿਤੁਆਪਹੀਕਰੈ॥ਆਵਨੁਜਾਵਨੁਦ੍ਰਿਸਟਿਅਨਦ੍ਰਿ
ਸਟਿ॥ਆਗਿਆਕਾਰੀਧਾਰੀਸਭਸ੍ਰਿਸਟਿ॥ਆਪੇਆਪਿਸਗਲਮਹਿਆਪਿ॥ਅਨਿਕਜੁਗ
ਤਿਰਚਿਥਾਪਿਉਥਾਪਿ॥ਅਬਿਨਾਸੀਨਾਹੀਕਿਛੁਖੰਡ॥ਧਾਰਣਧਾਰਿਰਹਿਓਬ੍ਰਹਮੰਡ॥ਅ
ਲਖਅਭੇਵਪੁਰਖਪਰਤਾਪ॥ਆਪਿਜਪਾਏਤਨਾਨਕਜਾਪ॥੬॥ਜਿਨਪ੍ਰਭੁਜਾਤਾਸੁਸੋਭ
ਵੰਤਾ॥ਸਗਲਸੰਸਾਰੁਉਧਰੈਤਿਨਮੰਤਾ॥ਪ੍ਰਭਕੇਸੇਵਕਸਗਲਉਧਾਰਨ॥ਪ੍ਰਭਕੇਸੇਵਕ
ਦੂਖਬਿਸਾਰਨ॥ਆਪੇਮੇਲਿਲਏਕਿਰਪਾਲ॥ਗੁਰਕਾਸਬਦੁਜਪਿਭਏਨਿਹਾਲ॥ਉਨਕੀ
ਸੇਵਾਸੋਈਲਾਗੈ॥ਜਿਸਨੋਕ੍ਰਿਪਾਕਰਹਿਬਡਭਾਗੈ॥ਨਾਮੁਜਪਤਪਾਵਹਿਬਿਸ੍ਰਾਮੁ॥ਨਾਨਕ
ਤਿਨਪੁਰਖਕਉਊਤਮਕਰਿਮਾਨੁ॥੭॥ਜੋਕਿਛੁਕਰੈਸੁਪ੍ਰਭਕੈਰੰਗਿ॥ਸਦਾਸਦਾਬਸੈਹਰਿ
ਸੰਗਿ॥ਸਹਜਸੁਭਾਇਹੋਵੈਸੋਹੋਇ॥ਕਰਣੈਹਾਰੁਪਛਾਣੈਸੋਇ॥ਪ੍ਰਭਕਾਕੀਆਜਨਮੀਠ
ਲਗਾਨਾ॥ਜੈਸਾਸਾਤੈਸਾਦ੍ਰਿਸਟਾਨਾ॥ਜਿਸਤੇਉਪਜੇਤਿਸੁਮਾਹਿਸਮਾਏ॥ਓਇਸੁਖਨਿਧਾ
ਨਉਨਹੂਬਨਿਆਏ॥ਆਪਸਕਉਆਪਿਦੀਨੋਮਾਨੁ॥ਨਾਨਕਪ੍ਰਭਜਨੁਏਕੋਜਾਨੁ॥੮॥੧੪॥
ਸਲੋਕੁ॥ ॥ਸਰਬਕਲਾਭਰਪੂਰਪ੍ਰਭ॥ਬਿਰਥਾਜਾਨਨਹਾਰ॥ਜਾਕੈਸਿਮਰਨਿਉਧਰੀ
ਐਨਾਨਕਤਿਸੁਬਲਿਹਾਰ॥੧॥ਅਸਟਪਦੀ॥ ॥ਟੂਟੀਗਾਢਨਹਾਰਗੋਪਾਲ॥ਸਰ
ਬਜੀਆਆਪੇਪ੍ਰਤਿਪਾਲ॥ਸਗਲਕੀਚਿੰਤਾਜਿਸੁਮਨਿਮਾਹਿ॥ਤਿਸਤੇਬਿਰਥਾਕੋਈਨਾ
ਹਿ॥ਰੇਮਨਮੇਰੇਸਦਾਹਰਿਜਾਪਿ॥ਅਬਿਨਾਸੀਪ੍ਰਭੁਆਪੇਆਪਿ॥ਆਪਨਕੀਆਕਛੂਨਹੋ
ਇ॥ਜੇਸਉਪ੍ਰਾਨੀਲੋਚੈਕੋਇ॥ਤਿਸੁਬਿਨੁਨਾਹੀਤੇਰੈਕਿਛੁਕਾਮ॥ਗਤਿਨਾਨਕਜਪਿਏਕ
ਹਰਿਨਾਮ॥੧॥ਰੂਪਵੰਤੁਹੋਇਨਾਹੀਮੋਹੈ॥ਪ੍ਰਭਕੀਜੋਤਿਸਗਲਘਟਸੋਹੈ॥ਧਨਵੰਤਾਹੋ

ਇਕਿਆਕੋਗਰਬੈ॥ਜਾਸਭੁਕਿਛੁਤਿਸਕਾਦੀਆਦਰਬੈ॥ਅਤਿਸੂਰਾਜੇਕੋਊਕਹਾਵੈ॥ਪ੍ਰਭ
ਕੀਕਲਾਬਿਨਾਕਹਧਾਵੈ॥ਜੇਕੋਹੋਇਬਹੈਦਾਤਾਰੁ॥ਤਿਸੁਦੇਨਹਾਰੁਜਾਨੈਗਾਵਾਰੁ॥ਜਿਸੁਗੁ
ਰਪ੍ਰਸਾਦਿਤੂਟੈਹਉਰੋਗੁ॥ਨਾਨਕਸੋਜਨੁਸਦਾਅਰੋਗੁ॥੨॥ਜਿਉਮੰਦਰਕਉਥਾਮੈਥੰਮਨੁ॥
ਤਿਉਗੁਰਕਾਸਬਦੁਮਨਹਿਅਸਥੰਮਨੁ॥ਜਿਉਪਾਖਾਣੁਨਾਵਚੜਿਤਰੈ॥ਪ੍ਰਾਣੀਗੁਰਚਰ
ਣਲਗਤੁਨਿਸਤਰੈ॥ਜਿਉਅੰਧਕਾਰਦੀਪਕਪਰਗਾਸੁ॥ਗੁਰਦਰਸਨੁਦੇਖਿਮਨਿਹੋਇਬਿ
ਗਾਸੁ॥ਜਿਉਮਹਾਉਦਿਆਨਮਹਿਮਾਰਗੁਪਾਵੈ॥ਤਿਉਸਾਧੂਸੰਗਿਮਿਲਿਜੋਤਿਪ੍ਰਗਟਾਵੈ
॥ਤਿਨਸੰਤਨਕੀਬਾਛਉਧੂਰਿ॥ਨਾਨਕਕੀਹਰਿਲੋਚਾਪੂਰਿ॥੩॥ਮਨਮੂਰਖਕਾਹੇਬਿਲਲਾ
ਈਐ॥ਪੁਰਬਲਿਖੇਕਾਲਿਖਿਆਪਾਈਐ॥ਦੂਖਸੂਖਪ੍ਰਭਦੇਵਨਹਾਰੁ॥ਅਵਰਤਿਆ
ਗਿਤੂਤਿਸਹਿਚਿਤਾਰੁ॥ਜੋਕਛੁਕਰੈਸੋਈਸੁਖੁਮਾਨੁ॥ਭੂਲਾਕਾਹੇਫਿਰਹਿਅਜਾਨ॥ਕਉਨ
ਬਸਤੁਆਈਤੇਰੈਸੰਗ॥ਲਪਟਿਰਹਿਓਰਸਿਲੋਭੀਪਤੰਗ॥ਰਾਮਨਾਮਜਪਿਹਿਰਦੇਮਾ
ਹਿ॥ਨਾਨਕਪਤਿਸੇਤੀਘਰਿਜਾਹਿ॥੪॥ਜਿਸੁਵਖਰਕਉਲੈਨਿਤੂਆਇਆ॥ਰਾਮਨਾਮੁਸੰ
ਤਨਘਰਿਪਾਇਆ॥ਤਜਿਅਭਿਮਾਨੁਲੇਹੁਮਨਮੋਲਿ॥ਰਾਮਨਾਮੁਹਿਰਦੇਮਹਿਤੋਲਿ॥ਲਾ
ਦਿਖੇਪਸੰਤਹਸੰਗਿਚਾਲੁ॥ਅਵਰਤਿਆਗਿਬਿਖਿਆਜੰਜਾਲ॥ਧੰਨਿਧੰਨਿਕਹੈਸਭੁਕੋ
ਇ॥ਮੁਖਊਜਲਹਰਿਦਰਗਹਸੋਇ॥ਇਹੁਵਾਪਾਰੁਵਿਰਲਾਵਾਪਾਰੈ॥ਨਾਨਕਤਾਕੈਸਦ
ਬਲਿਹਾਰੈ॥੫॥ਚਰਨਸਾਧਕੇਧੋਇਧੋਇਪੀਉ॥ਅਰਪਿਸਾਧਕਉਅਪਨਾਜੀਉ॥ਸਾ
ਧਕੀਧੂਰਿਕਰਹੁਇਸਨਾਨੁ॥ਸਾਧਊਪਰਿਜਾਈਐਕੁਰਬਾਨੁ॥ਸਾਧਸੇਵਾਵਡਭਾਗੀਪਾਈ
ਐ॥ਸਾਧਸੰਗਿਹਰਿਕੀਰਤਨੁਗਾਈਐ॥ਅਨਿਕਬਿਘਨਤੇਸਾਧੂਰਾਖੈ॥ਹਰਿਗੁਨਗਾਇਅੰ
ਮ੍ਰਿਤਰਸੁਚਾਖੈ॥ਓਟਗਹੀਸੰਤਹਦਰਿਆਇਆ॥ਸਰਬਸੂਖਨਾਨਕਤਿਹਪਾਇਆ॥੬॥
ਮਿਰਤਕਕਉਜੀਵਾਲਨਹਾਰ॥ਭੂਖੇਕਉਦੇਵਤਅਧਾਰ॥ਸਰਬਨਿਧਾਨਜਾਕੀਦ੍ਰਿਸਟੀਮਾ
ਹਿ॥ਪੁਰਬਲਿਖੇਕਾਲਹਣਾਪਾਹਿ॥ਸਭੁਕਿਛੁਤਿਸਕਾਓਹੁਕਰਨੈਜੋਗੁ॥ਤਿਸੁਬਿਨੁਦੂਸ
ਰਹੋਆਨਹੋਗੁ॥ਜਪਿਜਨਸਦਾਸਦਾਦਿਨੁਰੈਣੀ॥ਸਭਤੇਊਚਨਿਰਮਲਇਹਕਰਣੀ॥
ਕਰਿਕਿਰਪਾਜਿਸਕਉਨਾਮੁਦੀਆ॥ਨਾਨਕਸੋਜਨੁਨਿਰਮਲੁਥੀਆ॥੭॥ਜਾਕੈਮਨਿਗੁਰ
ਕੀਪਰਤੀਤਿ॥ਤਿਸੁਜਨਆਵੈਹਰਿਪ੍ਰਭੁਚੀਤਿ॥ਭਗਤੁਭਗਤੁਸੁਨੀਐਤਿਹੁਲੋਇ॥

ਜਾ ਕੈ ਹਿਰਦੈ ਏਕੋ ਹੋਇ ॥ ਸਚੁ ਕਰਣੀ ਸਚੁ ਤਾ ਕੀ ਰਹਤ ॥ ਸਚੁ ਹਿਰਦੈ ਸਤਿ ਮੁਖਿ ਕਹਤ ॥
ਸਾਚੀ ਦ੍ਰਿਸਟਿ ਸਾਚਾ ਆਕਾਰੁ ॥ ਸਚੁ ਵਰਤੈ ਸਾਚਾ ਪਾਸਾਰੁ ॥ ਪਾਰਬ੍ਰਹਮੁ ਜਿਨਿ ਸਚੁ ਕਰਿ
ਜਾਤਾ ॥ ਨਾਨਕ ਸੋ ਜਨੁ ਸਚਿ ਸਮਾਤਾ ॥੮॥੧੫॥ ਸਲੋਕੁ ॥ ਰੂਪੁ ਨ ਰੇਖ ਨ ਰੰਗੁ
ਕਿਛੁ ਤ੍ਰਿਹੁ ਗੁਣ ਤੇ ਪ੍ਰਭ ਭਿੰਨ ॥ ਤਿਸਹਿ ਬੁਝਾਏ ਨਾਨਕਾ ਜਿਸੁ ਹੋਵੈ ਸੁਪ੍ਰਸੰਨ ॥੧॥ ਅਸਟਪਦੀ ॥
ਅਬਿਨਾਸੀ ਪ੍ਰਭੁ ਮਨ ਮਹਿ ਰਾਖੁ ॥ ਮਾਨੁਖ ਕੀ ਤੂ ਪ੍ਰੀਤਿ ਤਿਆਗੁ ॥ ਤਿਸ ਤੇ ਪਰੈ
ਨਾਹੀ ਕਿਛੁ ਕੋਇ ॥ ਸਰਬ ਨਿਰੰਤਰਿ ਏਕੋ ਸੋਇ ॥ ਆਪੇ ਬੀਨਾ ਆਪੇ ਦਾਨਾ ॥ ਗਹਿਰ ਗੰਭੀਰੁ
ਗਹੀਰੁ ਸੁਜਾਨਾ ॥ ਪਾਰਬ੍ਰਹਮ ਪਰਮੇਸੁਰ ਗੋਬਿੰਦ ॥ ਕ੍ਰਿਪਾ ਨਿਧਾਨ ਦਇਆਲ ਬਖਸੰਦ
॥ ਸਾਧ ਤੇਰੇ ਕੀ ਚਰਨੀ ਪਾਉ ॥ ਨਾਨਕ ਕੈ ਮਨਿ ਇਹੁ ਅਨਰਾਉ ॥੧॥ ਮਨਸਾ ਪੂਰਨ ਸਰਨਾ ਜੋਗ
॥ ਜੋ ਕਰਿ ਪਾਇਆ ਸੋਈ ਹੋਗੁ ॥ ਹਰਨ ਭਰਨ ਜਾ ਕਾ ਨੇਤ੍ਰ ਫੋਰੁ ॥ ਤਿਸ ਕਾ ਮੰਤ੍ਰੁ ਨ ਜਾਨੈ ਹੋਰੁ ॥
ਅਨਦ ਰੂਪ ਮੰਗਲ ਸਦ ਜਾ ਕੈ ॥ ਸਰਬ ਥੋਕ ਸੁਨੀਅਹਿ ਘਰਿ ਤਾ ਕੈ ॥ ਰਾਜ ਮਹਿ ਰਾਜੁ ਜੋਗ
ਮਹਿ ਜੋਗੀ ॥ ਤਪ ਮਹਿ ਤਪੀਸਰੁ ਗ੍ਰਿਹਸਤ ਮਹਿ ਭੋਗੀ ॥ ਧਿਆਇ ਧਿਆਇ ਭਗਤਹ ਸੁਖੁ
ਪਾਇਆ ॥ ਨਾਨਕ ਤਿਸੁ ਪੁਰਖ ਕਾ ਕਿਨੈ ਅੰਤੁ ਨ ਪਾਇਆ ॥੨॥ ਜਾ ਕੀ ਲੀਲਾ ਕੀ ਮਿਤਿ
ਨਾਹਿ ॥ ਸਗਲ ਦੇਵ ਹਾਰੇ ਅਵਗਾਹਿ ॥ ਪਿਤਾ ਕਾ ਜਨਮੁ ਕਿ ਜਾਨੈ ਪੂਤੁ ॥ ਸਗਲ ਪਰੋਈ ਅਪੁਨੈ
ਸੂਤਿ ॥ ਸੁਮਤਿ ਗਿਆਨੁ ਧਿਆਨੁ ਜਿਨ ਦੇਇ ॥ ਜਨ ਦਾਸ ਨਾਮੁ ਧਿਆਵਹਿ ਸੇਇ ॥ ਤਿਹੁ
ਗੁਣ ਮਹਿ ਜਾ ਕਉ ਭਰਮਾਏ ॥ ਜਨਮਿ ਮਰੈ ਫਿਰਿ ਆਵੈ ਜਾਏ ॥ ਊਚ ਨੀਚ ਤਿਸ ਕੇ ਅਸਥਾਨ
॥ ਜੈਸਾ ਜਨਾਵੈ ਤੈਸਾ ਨਾਨਕ ਜਾਨ ॥੩॥ ਨਾਨਾ ਰੂਪ ਨਾਨਾ ਜਾ ਕੇ ਰੰਗ ॥ ਨਾਨਾ ਭੇਖ ਕਰਹਿ ਇਕ
ਰੰਗ ॥ ਨਾਨਾ ਬਿਧਿ ਕੀਨੋ ਬਿਸਥਾਰੁ ॥ ਪ੍ਰਭੁ ਅਬਿਨਾਸੀ ਏਕੰਕਾਰੁ ॥ ਨਾਨਾ ਚਲਿਤ ਕਰੇ ਖਿਨ ਮਾਹਿ
॥ ਪੂਰਿ ਰਹਿਓ ਪੂਰਨੁ ਸਭ ਠਾਇ ॥ ਨਾਨਾ ਬਿਧਿ ਕਰਿ ਬਨਤ ਬਨਾਈ ॥ ਅਪਨੀ ਕੀਮਤਿ
ਆਪੇ ਪਾਈ ॥ ਸਭ ਘਟ ਤਿਸ ਕੇ ਸਭ ਤਿਸ ਕੇ ਠਾਉ ॥ ਜਪਿ ਜਪਿ ਜੀਵੈ ਨਾਨਕ ਹਰਿ ਨਾਉ ॥
੪॥ ਨਾਮ ਕੇ ਧਾਰੇ ਸਗਲੇ ਜੰਤ ॥ ਨਾਮ ਕੇ ਧਾਰੇ ਖੰਡ ਬ੍ਰਹਮੰਡ ॥ ਨਾਮ ਕੇ ਧਾਰੇ ਸਿਮ੍ਰਿਤਿ ਬੇਦ ਪੁਰਾਨ
॥ ਨਾਮ ਕੇ ਧਾਰੇ ਸੁਨਨ ਗਿਆਨ ਧਿਆਨ ॥ ਨਾਮ ਕੇ ਧਾਰੇ ਆਗਾਸ ਪਾਤਾਲ ॥ ਨਾਮ ਕੇ ਧਾਰੇ
ਸਗਲ ਆਕਾਰ ॥ ਨਾਮ ਕੇ ਧਾਰੇ ਪੁਰੀਆ ਸਭ ਭਵਨ ॥ ਨਾਮ ਕੈ ਸੰਗਿ ਉਧਰੇ ਸੁਨਿ ਸ੍ਰਵਨ ॥
ਕਰਿ ਕਿਰਪਾ ਜਿਸੁ ਆਪਨੈ ਨਾਮਿ ਲਾਏ ॥ ਨਾਨਕ ਚਉਥੇ ਪਦ ਮਹਿ ਸੋ ਜਨੁ ਗਤਿ ਪਾਏ ॥

ਰੂਪੁ ਸਤਿ ਜਾ ਕਾ ਸਤਿ ਅਸਥਾਨੁ ॥ ਪੁਰਖੁ ਸਤਿ ਕੇਵਲ ਪਰਧਾਨੁ ॥ ਕਰਤੂਤਿ ਸਤਿ ਸਤਿ ਜਾ
ਕੀ ਬਾਣੀ ॥ ਸਤਿ ਪੁਰਖ ਸਭ ਮਾਹਿ ਸਮਾਣੀ ॥ ਸਤਿ ਕਰਮੁ ਜਾ ਕੀ ਰਚਨਾ ਸਤਿ ॥ ਮੂਲੁ ਸਤਿ
ਸਤਿ ਉਤਪਤਿ ॥ ਸਤਿ ਕਰਣੀ ਨਿਰਮਲ ਨਿਰਮਲੀ ॥ ਜਿਸਹਿ ਬੁਝਾਏ ਤਿਸਹਿ ਸਭ ਭਲੀ
॥ ਸਤਿ ਨਾਮੁ ਪ੍ਰਭ ਕਾ ਸੁਖਦਾਈ ॥ ਬਿਸ੍ਵਾਸੁ ਸਤਿ ਨਾਨਕ ਗੁਰ ਤੇ ਪਾਈ ॥੬॥ ਸਤਿ ਬਚਨ
ਸਾਧੂ ਉਪਦੇਸ ॥ ਸਤਿ ਤੇ ਜਨ ਜਾ ਕੈ ਰਿਦੈ ਪ੍ਰਵੇਸ ॥ ਸਤਿ ਨਿਰਤਿ ਬੂਝੈ ਜੇ ਕੋਇ ॥ ਨਾਮੁ ਜਪਤ
ਤਾ ਕੀ ਗਤਿ ਹੋਇ ॥ ਆਪਿ ਸਤਿ ਕੀਆ ਸਭੁ ਸਤਿ ॥ ਆਪੇ ਜਾਨੈ ਅਪਨੀ ਮਿਤਿ ਗਤਿ ॥ ਜਿਸ ਕੀ
ਸ੍ਰਿਸਟਿ ਸੁ ਕਰਣੈਹਾਰੁ ॥ ਅਵਰ ਨ ਬੂਝਿ ਕਰਤ ਬੀਚਾਰੁ ॥ ਕਰਤੇ ਕੀ ਮਿਤਿ ਨ ਜਾਨੈ ਕੀਆ
॥ ਨਾਨਕ ਜੋ ਤਿਸੁ ਭਾਵੈ ਸੋ ਵਰਤੀਆ ॥੭॥ ਬਿਸਮਨ ਬਿਸਮ ਭਏ ਬਿਸਮਾਦ ॥ ਜਿਨਿ ਬੂਝਿਆ
ਤਿਸੁ ਆਇਆ ਸ੍ਵਾਦ ॥ ਪ੍ਰਭ ਕੈ ਰੰਗਿ ਰਾਚਿ ਜਨ ਰਹੇ ॥ ਗੁਰ ਕੈ ਬਚਨਿ ਪਦਾਰਥ ਲਹੇ ॥
ਓਇ ਦਾਤੇ ਦੁਖ ਕਾਟਨਹਾਰ ॥ ਜਾ ਕੈ ਸੰਗਿ ਤਰੈ ਸੰਸਾਰ ॥ ਜਨ ਕਾ ਸੇਵਕੁ ਸੋ ਵਡਭਾਗੀ ॥ ਜਨ
ਕੈ ਸੰਗਿ ਏਕ ਲਿਵ ਲਾਗੀ ॥ ਗੁਨ ਗੋਬਿਦ ਕੀਰਤਨੁ ਜਨੁ ਗਾਵੈ ॥ ਗੁਰ ਪ੍ਰਸਾਦਿ ਨਾਨਕ ਫਲੁ
ਪਾਵੈ ॥੮॥੧੬॥ ਸਲੋਕੁ ॥ ਆਦਿ ਸਚੁ ਜੁਗਾਦਿ ਸਚੁ ॥ ਹੈ ਭਿ ਸਚੁ ਨਾਨਕ ਹੋਸੀ
ਭਿ ਸਚੁ ॥੧॥ ਅਸਟਪਦੀ ॥ ਚਰਨ ਸਤਿ ਸਤਿ ਪਰਸਨਹਾਰ ॥ ਪੂਜਾ ਸਤਿ ਸਤਿ
ਸੇਵਦਾਰ ॥ ਦਰਸਨੁ ਸਤਿ ਸਤਿ ਪੇਖਨਹਾਰ ॥ ਨਾਮੁ ਸਤਿ ਸਤਿ ਧਿਆਵਨਹਾਰ ॥ ਆਪਿ
ਸਤਿ ਸਤਿ ਸਭ ਧਾਰੀ ॥ ਆਪੇ ਗੁਣ ਆਪੇ ਗੁਣਕਾਰੀ ॥ ਸਬਦੁ ਸਤਿ ਸਤਿ ਪ੍ਰਭੁ ਬਕਤਾ
॥ ਸੁਰਤਿ ਸਤਿ ਸਤਿ ਜਸੁ ਸੁਨਤਾ ॥ ਬੁਝਨਹਾਰ ਕਉ ਸਤਿ ਸਭ ਹੋਇ ॥ ਨਾਨਕ ਸਤਿ ਸਤਿ ਪ੍ਰਭੁ
ਸੋਇ ॥੧॥ ਸਤਿ ਸਰੂਪੁ ਰਿਦੈ ਜਿਨਿ ਮਾਨਿਆ ॥ ਕਰਨ ਕਰਾਵਨ ਤਿਨਿ ਮੂਲੁ ਪਛਾਨਿਆ ॥
ਜਾ ਕੈ ਰਿਦੈ ਬਿਸ੍ਵਾਸੁ ਪ੍ਰਭ ਆਇਆ ॥ ਤਤੁ ਗਿਆਨੁ ਤਿਸੁ ਮਨਿ ਪ੍ਰਗਟਾਇਆ ॥ ਭੈ ਤੇ ਨਿਰਭਉ
ਹੋਇ ਬਸਾਨਾ ॥ ਜਿਸ ਤੇ ਉਪਜਿਆ ਤਿਸੁ ਮਾਹਿ ਸਮਾਨਾ ॥ ਬਸਤੁ ਮਾਹਿ ਲੇ ਬਸਤੁ
ਗਡਾਈ ॥ ਤਾ ਕਉ ਭਿੰਨ ਨ ਕਹਨਾ ਜਾਈ ॥ ਬੂਝੈ ਬੂਝਨਹਾਰੁ ਬਿਬੇਕ ॥ ਨਾਰਾਇਨ ਮਿਲੇ
ਨਾਨਕ ਏਕ ॥੨॥ ਠਾਕੁਰ ਕਾ ਸੇਵਕੁ ਆਗਿਆਕਾਰੀ ॥ ਠਾਕੁਰ ਕਾ ਸੇਵਕੁ ਸਦਾ ਪੂਜਾਰੀ ॥
ਠਾਕੁਰ ਕੇ ਸੇਵਕ ਕੈ ਮਨਿ ਪਰਤੀਤਿ ॥ ਠਾਕੁਰ ਕੇ ਸੇਵਕ ਕੀ ਨਿਰਮਲ ਰੀਤਿ ॥ ਠਾਕੁਰ ਕਉ ਸੇਵਕੁ
ਜਾਨੈ ਸੰਗਿ ॥ ਪ੍ਰਭ ਕਾ ਸੇਵਕੁ ਨਾਮ ਕੈ ਰੰਗਿ ॥ ਸੇਵਕ ਕਉ ਪ੍ਰਭ ਪਾਲਨਹਾਰਾ ॥ ਸੇਵਕ ਕੀ

ਕੇ ਨਿਰੰਕਾਰ ॥ ਸੋ ਸੇਵਕੁ ਜਿਸੁ ਦਇਆ ਪ੍ਰਭੁ ਧਾਰੈ ॥ ਨਾਨਕ ਸੋ ਸੇਵਕੁ ਸਾਸਿ ਸਾਸਿ ਸਮਾਰੈ ॥
੩॥ ਅਪੁਨੇ ਜਨ ਕਾ ਪੜਦਾ ਢਾਕੈ ॥ ਅਪਨੇ ਸੇਵਕ ਕੀ ਸਰਪਰ ਰਾਖੈ ॥ ਅਪਨੇ ਦਾਸ ਕਉ ਦੇ
ਇ ਵਡਾਈ ॥ ਅਪਨੇ ਸੇਵਕ ਕਉ ਨਾਮੁ ਜਪਾਈ ॥ ਅਪਨੇ ਸੇਵਕ ਕੀ ਆਪਿ ਪਤਿ ਰਾਖੈ ॥
ਤਾ ਕੀ ਗਤਿ ਮਿਤਿ ਕੋਇ ਨ ਲਾਖੈ ॥ ਪ੍ਰਭ ਕੇ ਸੇਵਕ ਕਉ ਕੋ ਨ ਪਹੂਚੈ ॥ ਪ੍ਰਭ ਕੇ ਸੇਵਕ ਊਚ
ਤੇ ਊਚੇ ॥ ਜੋ ਪ੍ਰਭਿ ਅਪਨੀ ਸੇਵਾ ਲਾਇਆ ॥ ਨਾਨਕ ਸੋ ਸੇਵਕੁ ਦਹ ਦਿਸਿ ਪ੍ਰਗਟਾਇਆ ॥
੪॥ ਨੀਕੀ ਕੀਰੀ ਮਹਿ ਕਲ ਰਾਖੈ ॥ ਭਸਮ ਕਰੈ ਲਸਕਰ ਕੋਟਿ ਲਾਖੈ ॥ ਜਿਸ ਕਾ ਸਾਸੁ ਨ ਕਾ
ਢਤ ਆਪਿ ॥ ਤਾ ਕਉ ਰਾਖਤ ਦੇ ਕਰਿ ਹਾਥ ॥ ਮਾਨਸ ਜਤਨ ਕਰਤ ਬਹੁ ਭਾਤਿ ॥ ਤਿਸ ਕੇ ਕ
ਰਤਬ ਬਿਰਥੇ ਜਾਤਿ ॥ ਮਾਰੈ ਨ ਰਾਖੈ ਅਵਰੁ ਨ ਕੋਇ ॥ ਸਰਬ ਜੀਆ ਕਾ ਰਾਖਾ ਸੋਇ ॥ ਕਾਹੇ
ਸੋਚ ਕਰਹਿ ਰੇ ਪ੍ਰਾਣੀ ॥ ਜਪਿ ਨਾਨਕ ਪ੍ਰਭ ਅਲਖ ਵਿਡਾਣੀ ॥੫॥ ਬਾਰੰ ਬਾਰ ਬਾਰ ਪ੍ਰਭੁ
ਜਪੀਐ ॥ ਪੀ ਅੰਮ੍ਰਿਤੁ ਇਹੁ ਮਨੁ ਤਨੁ ਧ੍ਰਪੀਐ ॥ ਨਾਮ ਰਤਨੁ ਜਿਨਿ ਗੁਰਮੁਖਿ ਪਾਇਆ ॥
ਤਿਸੁ ਕਿਛੁ ਅਵਰੁ ਨਾਹੀ ਦ੍ਰਿਸਟਾਇਆ ॥ ਨਾਮੁ ਧਨੁ ਨਾਮੋ ਰੂਪੁ ਰੰਗੁ ॥ ਨਾਮੋ ਸੁਖੁ ਹਰਿ ਨਾਮ
ਕਾ ਸੰਗੁ ॥ ਨਾਮ ਰਸਿ ਜੋ ਜਨ ਤ੍ਰਿਪਤਾਨੇ ॥ ਮਨ ਤਨ ਨਾਮਹਿ ਨਾਮਿ ਸਮਾਨੇ ॥ ਊਠਤ ਬੈਠਤ ਸੋ
ਵਤ ਨਾਮ ॥ ਕਹੁ ਨਾਨਕ ਜਨ ਕੈ ਸਦ ਕਾਮ ॥੬॥ ਬੋਲਹੁ ਜਸੁ ਜਿਹਬਾ ਦਿਨੁ ਰਾਤਿ ॥ ਪ੍ਰ
ਭਿ ਅਪਨੈ ਜਨ ਕੀਨੀ ਦਾਤਿ ॥ ਕਰਹਿ ਭਗਤਿ ਆਤਮ ਕੈ ਚਾਇ ॥ ਪ੍ਰਭ ਅਪਨੇ ਸਿਉ ਰ
ਹਿ ਸਮਾਇ ॥ ਜੋ ਹੋਆ ਹੋਵਤ ਸੋ ਜਾਨੈ ॥ ਪ੍ਰਭ ਅਪਨੇ ਕਾ ਹੁਕਮੁ ਪਛਾਨੈ ॥ ਤਿਸ ਕੀ ਮਹਿਮਾ
ਕਉਨ ਬਖਾਨਉ ॥ ਤਿਸ ਕਾ ਗੁਨੁ ਕਹਿ ਏਕ ਨ ਜਾਨਉ ॥ ਆਠ ਪਹਰ ਪ੍ਰਭ ਬਸਹਿ ਹਜੂਰੇ ॥
ਕਹੁ ਨਾਨਕ ਸੇਈ ਜਨ ਪੂਰੇ ॥੭॥ ਮਨ ਮੇਰੇ ਤਿਨ ਕੀ ਓਟਿ ਲੇਹਿ ॥ ਮਨੁ ਤਨੁ ਅਪਨਾ ਤਿ
ਨ ਜਨ ਦੇਹਿ ॥ ਜਿਨਿ ਜਨਿ ਅਪਨਾ ਪ੍ਰਭੂ ਪਛਾਤਾ ॥ ਸੋ ਜਨੁ ਸਰਬ ਥੋਕ ਕਾ ਦਾਤਾ ॥ ਤਿਸ ਕੀ
ਸਰਨਿ ਸਰਬ ਸੁਖ ਪਾਵਹਿ ॥ ਤਿਸ ਕੈ ਦਰਸਿ ਸਭ ਪਾਪ ਮਿਟਾਵਹਿ ॥ ਅਵਰ ਸਿਆਨ
ਪ ਸਗਲੀ ਛਾਡੁ ॥ ਤਿਸੁ ਜਨ ਕੀ ਤੂ ਸੇਵਾ ਲਾਗੁ ॥ ਆਵਨੁ ਜਾਨੁ ਨ ਹੋਵੀ ਤੇਰਾ ॥ ਨਾਨਕ
ਤਿਸੁ ਜਨ ਕੇ ਪੂਜਹੁ ਸਦ ਪੈਰਾ ॥੮॥੧੭॥ ਸਲੋਕੁ ॥ ਸਤਿ ਪੁਰਖੁ ਜਿਨਿ ਜਾਨਿਆ
ਸਤਿਗੁਰੁ ਤਿਸ ਕਾ ਨਾਉ ॥ ਤਿਸ ਕੈ ਸੰਗਿ ਸਿਖੁ ਉਧਰੈ ਨਾਨਕ ਹਰਿ ਗੁਨ ਗਾਉ ॥੧॥
ਅਸਟਪਦੀ ॥ ਸਤਿਗੁਰੁ ਸਿਖ ਕੀ ਕਰੈ ਪ੍ਰਤਿਪਾਲ ॥ ਸੇਵਕ ਕਉ ਗੁਰੁ ਸਦਾ ਦ

ਇਆਲ ॥ ਸਿਖ ਕੀ ਗੁਰੁ ਦੁਰਮਤਿ ਮਲੁ ਹਿਰੈ ॥ ਗੁਰ ਬਚਨੀ ਹਰਿ ਨਾਮੁ ਉਚਰੈ ॥ ਸਤਿਗੁ
ਰੁ ਸਿਖ ਕੇ ਬੰਧਨ ਕਾਟੈ ॥ ਗੁਰ ਕਾ ਸਿਖੁ ਬਿਕਾਰ ਤੇ ਹਾਟੈ ॥ ਸਤਿਗੁਰੁ ਸਿਖ ਕਉ ਨਾਮ ਧਨੁ
ਦੇਇ ॥ ਗੁਰ ਕਾ ਸਿਖੁ ਵਡਭਾਗੀ ਹੇ ॥ ਸਤਿਗੁਰੁ ਸਿਖ ਕਾ ਹਲਤੁ ਪਲਤੁ ਸਵਾਰੈ ॥ ਨਾਨਕ ਸਤਿਗੁ
ਰੁ ਸਿਖ ਕਉ ਜੀਅ ਨਾਲਿ ਸਮਾਰੈ ॥੧॥ ਗੁਰ ਕੈ ਗ੍ਰਿਹਿ ਸੇਵਕੁ ਜੋ ਰਹੈ ॥ ਗੁਰ ਕੀ ਆਗਿਆ ਮਨ
ਮਹਿ ਸਹੈ ॥ ਆਪਸ ਕਉ ਕਰਿ ਕਛੁ ਨ ਜਨਾਵੈ ॥ ਹਰਿ ਹਰਿ ਨਾਮੁ ਰਿਦੈ ਸਦ ਧਿਆਵੈ ॥ ਮਨੁ ਬੇਚੈ ਸ
ਤਿਗੁਰ ਕੈ ਪਾਸਿ ॥ ਤਿਸੁ ਸੇਵਕ ਕੇ ਕਾਰਜ ਰਾਸਿ ॥ ਸੇਵਾ ਕਰਤ ਹੋਇ ਨਿਹਕਾਮੀ ॥ ਤਿਸ ਕਉ ਹੋ
ਤ ਪਰਾਪਤਿ ਸੁਆਮੀ ॥ ਅਪਨੀ ਕ੍ਰਿਪਾ ਜਿਸੁ ਆਪਿ ਕਰੇਇ ॥ ਨਾਨਕ ਸੋ ਸੇਵਕੁ ਗੁਰ ਕੀ ਮਤਿ ਲੇ
ਇ ॥੨॥ ਬੀਸ ਬਿਸਵੇ ਗੁਰ ਕਾ ਮਨੁ ਮਾਨੈ ॥ ਸੋ ਸੇਵਕੁ ਪਰਮੇਸੁਰ ਕੀ ਗਤਿ ਜਾਨੈ ॥ ਸੋ ਸਤਿਗੁਰੁ
ਜਿਸੁ ਰਿਦੈ ਹਰਿ ਨਾਉ ॥ ਅਨਿਕ ਬਾਰ ਗੁਰ ਕਉ ਬਲਿ ਜਾਉ ॥ ਸਰਬ ਨਿਧਾਨ ਜੀਅ ਕਾ ਦਾਤਾ
॥ ਆਠ ਪਹਰ ਪਾਰਬ੍ਰਹਮ ਰੰਗਿ ਰਾਤਾ ॥ ਬ੍ਰਹਮ ਮਹਿ ਜਨੁ ਜਨ ਮਹਿ ਪਾਰਬ੍ਰਹਮੁ ॥ ਏਕਹਿ ਆ
ਪਿ ਨਹੀ ਕਛੁ ਭਰਮੁ ॥ ਸਹਸ ਸਿਆਨਪ ਲਇਆ ਨ ਜਾਈਐ ॥ ਨਾਨਕ ਐਸਾ ਗੁਰੁ ਬਡਭਾਗੀ ਪਾ
ਈਐ ॥੩॥ ਸਫਲ ਦਰਸਨੁ ਪੇਖਤ ਪੁਨੀਤ ॥ ਪਰਸਤ ਚਰਨ ਗਤਿ ਨਿਰਮਲ ਰੀਤਿ ॥ ਭੇਟਤ ਸੰ
ਗਿ ਰਾਮ ਗੁਨ ਰਵੇ ॥ ਪਾਰਬ੍ਰਹਮ ਕੀ ਦਰਗਹ ਗਵੇ ॥ ਸੁਨਿ ਕਰਿ ਬਚਨ ਕਰਨ ਆਘਾਨੇ ॥ ਮਨਿ
ਸੰਤੋਖੁ ਆਤਮ ਪਤੀਆਨੇ ॥ ਪੂਰਾ ਗੁਰੁ ਅਖੵਓ ਜਾ ਕਾ ਮੰਤ੍ਰ ॥ ਅੰਮ੍ਰਿਤ ਦ੍ਰਿਸਟਿ ਪੇਖੈ ਹੋਇ ਸੰਤ ॥
ਗੁਣ ਬਿਅੰਤ ਕੀਮਤਿ ਨਹੀ ਪਾਇ ॥ ਨਾਨਕ ਜਿਸੁ ਭਾਵੈ ਤਿਸੁ ਲਏ ਮਿਲਾਇ ॥੪॥ ਜਿਹਬਾ
ਏਕ ਉਸਤਤਿ ਅਨੇਕ ॥ ਸਤਿ ਪੁਰਖ ਪੂਰਨ ਬਿਬੇਕ ॥ ਕਾਹੂ ਬੋਲ ਨ ਪਹੁਚਤ ਪ੍ਰਾਨੀ ॥ ਅਗਮ
ਅਗੋਚਰ ਪ੍ਰਭ ਨਿਰਬਾਨੀ ॥ ਨਿਰਾਹਾਰ ਨਿਰਵੈਰ ਸੁਖਦਾਈ ॥ ਤਾ ਕੀ ਕੀਮਤਿ ਕਿਨੈ ਨ ਪਾਈ ॥
ਅਨਿਕ ਭਗਤ ਬੰਦਨ ਨਿਤ ਕਰਹਿ ॥ ਚਰਨ ਕਮਲ ਹਿਰਦੈ ਸਿਮਰਹਿ ॥ ਸਦ ਬਲਿਹਾਰੀ ਸ
ਤਿਗੁਰ ਅਪਨੇ ॥ ਨਾਨਕ ਜਿਸੁ ਪ੍ਰਸਾਦਿ ਐਸਾ ਪ੍ਰਭੁ ਜਪਨੇ ॥੫॥ ਇਹੁ ਹਰਿ ਰਸੁ ਪਾਵੈ ਜਨੁ ਕੋਇ
॥ ਅੰਮ੍ਰਿਤੁ ਪੀਵੈ ਅਮਰੁ ਸੋ ਹੋਇ ॥ ਉਸੁ ਪੁਰਖ ਕਾ ਨਾਹੀ ਕਦੇ ਬਿਨਾਸ ॥ ਜਾ ਕੈ ਮਨਿ ਪ੍ਰਗਟੇ ਗੁਨ
ਤਾਸ ॥ ਆਠ ਪਹਰ ਹਰਿ ਕਾ ਨਾਮੁ ਲੇਇ ॥ ਸਚੁ ਉਪਦੇਸੁ ਸੇਵਕ ਕਉ ਦੇਇ ॥ ਮੋਹ ਮਾਇਆ ਕੈ
ਸੰਗਿ ਨ ਲੇਪੁ ॥ ਮਨ ਮਹਿ ਰਾਖੈ ਹਰਿ ਹਰਿ ਏਕੁ ॥ ਅੰਧਕਾਰ ਦੀਪਕ ਪਰਗਾਸੇ ॥ ਨਾਨਕ ਭਰਮ ਮੋ
ਹ ਦੁਖ ਤਹ ਤੇ ਨਾਸੇ ॥੬॥ ਤਪਤਿ ਮਾਹਿ ਠਾਢਿ ਵਰਤਾਈ ॥ ਅਨਦੁ ਭਇਆ ਦੁਖ ਨਾਠੇ ਭਾਈ ॥

ਜਨਮਮਰਨਕੋਮਿਟੇਅੰਦੇਸੇ॥ਸਾਧੂਕੇਪੂਰਨਉਪਦੇਸੇ॥ਭਉਚੂਕਾਨਿਰਭਉਹੋਇਬਸੇ॥ਸਗ
ਲਬਿਆਧਿਮਨਤੇਖੈਨਸੇ॥ਜਿਸਕਾਸਾਤਿਨਿਕਿਰਪਾਧਾਰੀ॥ਸਾਧਸੰਗਿਜਪਿਨਾਮੁਮੁਰਾਰੀ
॥ਥਿਤਿਪਾਈਚੂਕੇਭ੍ਰਮਗਵਨ॥ਸੁਨਿਨਾਨਕਹਰਿਹਰਿਜਸੁਸ੍ਰਵਨ॥੭॥ਨਿਰਗੁਨੁਆਪਿਸਰਗੁ
ਨੁਭੀਓਹੀ॥ਕਲਾਧਾਰਿਜਿਨਿਸਗਲੀਮੋਹੀ॥ਅਪਨੇਚਰਿਤਪ੍ਰਭਿਆਪਿਬਨਾਏ॥ਅਪੁ
ਨੀਕੀਮਤਿਆਪੇਪਾਏ॥ਹਰਿਬਿਨੁਦੂਜਾਨਾਹੀਕੋਇ॥ਸਰਬਨਿਰੰਤਰਿਏਕੋਸੋਇ॥ਓਤਿਪੋਤਿ
ਰਵਿਆਰੂਪਰੰਗ॥ਭਏਪਰਗਾਸਸਾਧਕੈਸੰਗ॥ਰਚਿਰਚਨਾਅਪਨੀਕਲਧਾਰੀ॥ਅਨਿਕਬਾ
ਰਨਾਨਕਬਲਿਹਾਰੀ॥੮॥੧੮॥ਸਲੋਕੁ॥ ॥ਸਾਥਿਨਚਾਲੈਬਿਨੁਭਜਨਬਿਖਿਆਸਗ
ਲੀਛਾਰੁ॥ਹਰਿਹਰਿਨਾਮੁਕਮਾਵਨਾਨਾਨਕਇਹੁਧਨੁਸਾਰੁ॥੧॥ਅਸਟਪਦੀ॥ ॥ਸੰਤਜਨ
ਮਿਲਿਕਰਹੁਬੀਚਾਰੁ॥ਏਕੁਸਿਮਰਿਨਾਮਆਧਾਰੁ॥ਅਵਰਿਉਪਾਵਸਭਿਮੀਤਬਿਸਾਰਹੁ॥ਚ
ਰਨਕਮਲਰਿਦਮਹਿਉਰਿਧਾਰਹੁ॥ਕਰਨਕਾਰਨਸੋਪ੍ਰਭੁਸਮਰਥੁ॥ਦ੍ਰਿੜੁਕਰਿਗਹਹੁਨਾਮੁਹਰਿ
ਵਥੁ॥ਇਹੁਧਨੁਸੰਚਹੁਹੋਵਹੁਭਗਵੰਤ॥ਸੰਤਜਨਕਾਨਿਰਮਲਮੰਤ॥ਏਕਆਸਰਾਖਹੁਮਨਮਾ
ਹਿ॥ਸਰਬਰੋਗਨਾਨਕਮਿਟਿਜਾਹਿ॥੧॥ਜਿਸੁਧਨਕਉਚਾਰਿਕੁੰਟਉਠਿਧਾਵਹਿ॥ਸੋਧਨੁਹਰਿਸੇ
ਵਾਤੇਪਾਵਹਿ॥ਜਿਸੁਸੁਖਕਉਨਿਤਬਾਛਹਿਮੀਤ॥ਸੋਸੁਖੁਸਾਧੂਸੰਗਿਪਰੀਤਿ॥ਜਿਸੁਸੋਭਕ
ਉਕਰਹਿਭਲੀਕਰਨੀ॥ਸਾਸੋਭਾਭਜੁਹਰਿਕੀਸਰਨੀ॥ਅਨਿਕਉਪਾਵੀਰੋਗੁਨਜਾਇ॥ਰੋਗੁ
ਮਿਟੈਹਰਿਅਵਖਧੁਲਾਇ॥ਸਰਬਨਿਧਾਨਮਹਿਹਰਿਨਾਮੁਨਿਧਾਨੁ॥ਜਪਿਨਾਨਕਦਰਗਹਿ
ਪਰਵਾਨੁ॥੨॥ਮਨੁਪਰਬੋਧਹੁਹਰਿਕੈਨਾਇ॥ਦਹਦਿਸਿਧਾਵਤਆਵੈਠਾਇ॥ਤਾਕਉਬਿ
ਘਨੁਨਲਾਗੈਕੋਇ॥ਜਾਕੈਰਿਦੈਬਸੈਹਰਿਸੋਇ॥ਕਲਿਤਾਤੀਠਾਂਢਾਹਰਿਨਾਉ॥ਸਿਮਰਿਸਿ
ਮਰਿਸਦਾਸੁਖਪਾਉ॥ਭਉਬਿਨਸੈਪੂਰਨਹੋਇਆਸ॥ਭਗਤਿਭਾਇਆਤਮਪਰਗਾਸ॥ਤਿ
ਤੁਘਰਿਜਾਇਬਸੈਅਬਿਨਾਸੀ॥ਕਹੁਨਾਨਕਕਾਟੀਜਮਫਾਸੀ॥੩॥ਤਤੁਬੀਚਾਰੁਕਹੈਜਨੁਸਾ
ਚਾ॥ਜਨਮਿਮਰੈਸੋਕਾਚੋਕਾਚਾ॥ਆਵਾਗਵਨੁਮਿਟੈਪ੍ਰਭਸੇਵ॥ਆਪੁਤਿਆਗਿਸਰਨਿਗੁਰ
ਦੇਵ॥ਇਉਰਤਨਜਨਮਕਾਹੋਇਉਧਾਰੁ॥ਹਰਿਹਰਿਸਿਮਰਿਪ੍ਰਾਨਆਧਾਰੁ॥ਅਨਿਕਉਪ
ਾਵਨਛੂਟਨਹਾਰੇ॥ਸਿੰਮ੍ਰਿਤਿਸਾਸਤਬੇਦਬੀਚਾਰੇ॥ਹਰਿਕੀਭਗਤਿਕਰਹੁਮਨੁਲਾਇ॥ਮਨਿ
ਬੰਛਤਨਾਨਕਫਲਪਾਇ॥੪॥ਸੰਗਿਨਚਾਲਸਿਤੇਰੈਧਨਾ॥ਤੂੰਕਿਆਲਪਟਾਵਹਿਮੂਰ

ਖਮਨਾ॥ਸੁਤਮੀਤਕੁਟੰਬਅਰੁਬਨਿਤਾ॥ਇਨਤੇਕਹਹੁਤੁਮਕਵਨਸਨਾਥਾ॥ਰਾਜਰੰਗਮਾਇਆ
ਬਿਸਥਾਰ॥ਇਨਤੇਕਹਹੁਕਵਨਛੁਟਕਾਰ॥ਅਸੁਹਸਤੀਰਥਅਸਵਾਰੀ॥ਝੂਠਾਡੰਫੁਝੂਠੁਪਾ
ਸਾਰੀ॥ਜਿਨਿਦੀਏਤਿਸੁਬੁਝੈਨਬਿਗਾਨਾ॥ਨਾਮੁਬਿਸਾਰਿਨਾਨਕਪਛੁਤਾਨਾ॥੫॥ਗੁਰਕੀ
ਮਤਿਤੂੰਲੇਹਿਇਆਨੇ॥ਭਗਤਿਬਿਨਾਬਹੁਡੂਬੇਸਿਆਨੇ॥ਹਰਿਕੀਭਗਤਿਕਰਹੁਮਨਮੀਤ॥ਨਿ
ਰਮਲਹੋਇਤੁਮ੍ਹਾਰੋਚੀਤ॥ਚਰਨਕਮਲਰਾਖਹੁਮਨਮਾਹਿ॥ਜਨਮਜਨਮਕੇਕਿਲਬਿਖਜਾਹਿ॥
ਆਪਿਜਪਹੁਅਵਰਾਨਾਮੁਜਪਾਵਹੁ॥ਸੁਨਤਕਹਤਰਹਤਗਤਿਪਾਵਹੁ॥ਸਾਰਭੂਤਸਤਿਹਰਿਕੋ
ਨਾਉ॥ਸਹਜਿਸੁਭਾਇਨਾਨਕਗੁਨਗਾਉ॥੬॥ਗੁਨਗਾਵਤਤੇਰੀਉਤਰਸਿਮੈਲੁ॥ਬਿਨਸਿ
ਜਾਇਹਉਮੈਬਿਖੁਫੈਲੁ॥ਹੋਇਅਚਿੰਤੁਬਸੈਸੁਖਨਾਲਿ॥ਸਾਸਿਗ੍ਰਾਸਿਹਰਿਨਾਮੁਸਮਾਲਿ॥
ਛਾਡਿਸਿਆਨਪਸਗਲੀਮਨਾ॥ਸਾਧਸੰਗਿਪਾਵਹਿਸਚੁਧਨਾ॥ਹਰਿਪੂੰਜੀਸੰਚਿਕਰਹੁਬਿਉ
ਹਾਰੁ॥ਈਹਾਸੁਖੁਦਰਗਹਜੈਕਾਰੁ॥ਸਰਬਨਿਰੰਤਰਿਏਕੋਦੇਖੁ॥ਕਹੁਨਾਨਕਜਾਕੈਮਸਤਕਿਲੇਖੁ
॥੭॥ਏਕੋਜਪਿਏਕੋਸਾਲਾਹਿ॥ਏਕੁਸਿਮਰਿਏਕੋਮਨਆਹਿ॥ਏਕਸਕੇਗੁਨਗਾਉਅਨੰਤ॥ਮ
ਨਿਤਨਿਜਾਪਿਏਕਭਗਵੰਤ॥ਏਕੋਏਕੁਏਕੁਹਰਿਆਪਿ॥ਪੂਰਨਪੂਰਿਰਹਿਓਪ੍ਰਭੁਬਿਆਪਿ॥
ਅਨਿਕਬਿਸਥਾਰਏਕਤੇਭਏ॥ਏਕੁਅਰਾਧਿਪਰਾਛਤਗਏ॥ਮਨਤਨਅੰਤਰਿਏਕੁਪ੍ਰਭੁਰਾਤਾ॥
ਗੁਰਪ੍ਰਸਾਦਿਨਾਨਕਇਕੁਜਾਤਾ॥੮॥੧੯॥ਸਲੋਕੁ॥ ॥ਫਿਰਤਫਿਰਤਪ੍ਰਭਆਇਆ
ਪਰਿਆਤਉਸਰਨਾਇ॥ਨਾਨਕਕੀਪ੍ਰਭਬੇਨਤੀਅਪਨੀਭਗਤੀਲਾਇ॥੧॥ਅਸਟਪਦੀ॥
ਜਾਚਕਜਨੁਜਾਚੈਪ੍ਰਭਦਾਨੁ॥ਕਰਿਕਿਰਪਾਦੇਵਹੁਹਰਿਨਾਮੁ॥ਸਾਧਜਨਾਕੀਮਾਗਉਧੂਰਿ॥ਪਾਰ
ਬ੍ਰਹਮਮੇਰੀਸਰਧਾਪੂਰਿ॥ਸਦਾਸਦਾਪ੍ਰਭਕੇਗੁਨਗਾਵਉ॥ਸਾਸਿਸਾਸਿਪ੍ਰਭਤੁਮਹਿਧਿਆਵ
ਉ॥ਚਰਨਕਮਲਸਿਉਲਾਗੈਪ੍ਰੀਤਿ॥ਭਗਤਿਕਰਉਪ੍ਰਭਕੀਨਿਤਨੀਤਿ॥ਏਕਓਟਏਕੋਆ
ਧਾਰੁ॥ਨਾਨਕੁਮਾਗੈਨਾਮੁਪ੍ਰਭਸਾਰੁ॥੧॥ਪ੍ਰਭਕੀਦ੍ਰਿਸਟਿਮਹਾਸੁਖੁਹੋਇ॥ਹਰਿਰਸੁਪਾਵੈਬਿਰ
ਲਾਕੋਇ॥ਜਿਨਚਾਖਿਆਸੇਜਨਤ੍ਰਿਪਤਾਨੇ॥ਪੂਰਨਪੁਰਖਨਹੀਡੋਲਾਨੇ॥ਸੁਭਰਭਰੇਪ੍ਰੇਮਰਸ
ਰੰਗਿ॥ਉਪਜੈਚਾਉਸਾਧਕੈਸੰਗਿ॥ਪਰੇਸਰਨਿਆਨਸਭਤਿਆਗਿ॥ਅੰਤਰਿਪ੍ਰਗਾਸਅ
ਨਦਿਨੁਲਿਵਲਾਗਿ॥ਬਡਭਾਗੀਜਪਿਆਪ੍ਰਭੁਸੋਇ॥ਨਾਨਕਨਾਮਿਰਤੇਸੁਖੁਹੋਇ॥੨॥
ਸੇਵਕਕੀਮਨਸਾਪੂਰੀਭਈ॥ਸਤਿਗੁਰਤੇਨਿਰਮਲਮਤਿਲਈ॥ਜਨਕਉਪ੍ਰਭੁਹੋਇਓਦ

ਇਆਲੁ॥ਸੇਵਕਕੀਨੇਸਦਾਨਿਹਾਲੁ॥ਬੰਧਨਕਾਟਿਮੁਕਤਿਜਨੁਭਇਆ॥ਜਨਮਮਰਨ
ਦੂਖੁਭ੍ਰਮੁਗਇਆ॥ਇਛਪੁਨੀਸਰਧਾਸਭਪੂਰੀ॥ਰਵਿਰਹਿਆਸਦਸੰਗਿਹਜੂਰੀ॥ਜਿਸਕਾਸ
ਤਿਨਿਲੀਆਮਿਲਾਇ॥ਨਾਨਕਭਗਤੀਨਾਮਿਸਮਾਇ॥੩॥ਸੋਕਿਉਬਿਸਰੈਜਿਘਾਲਨਭ
ਾਨੈ॥ਸੋਕਿਉਬਿਸਰੈਜਿਕੀਆਜਾਨੈ॥ਸੋਕਿਉਬਿਸਰੈਜਿਨਿਸਭੁਕਿਛੁਦੀਆ॥ਸੋਕਿਉਬਿਸ
ਰੈਜਿਜੀਵਨਜੀਆ॥ਸੋਕਿਉਬਿਸਰੈਜਿਅਗਨਿਮਹਿਰਾਖੈ॥ਗੁਰਪ੍ਰਸਾਦਿਕੋਬਿਰਲਾਲਾਖੈ
॥ਸੋਕਿਉਬਿਸਰੈਜਿਬਿਖੁਤੇਕਾਢੈ॥ਜਨਮਜਨਮਕਾਟੂਟਾਗਾਢੈ॥ਗੁਰਿਪੂਰੈਤਤੁਇਹੈਬੁਝਾ
ਇਆ॥ਪ੍ਰਭੁਅਪਨਾਨਾਨਕਜਨਧਿਆਇਆ॥੪॥ਸਾਜਨਸੰਤਕਰਹੁਇਹੁਕਾਮੁ॥ਆਨਤਿਆ
ਗਿਜਪਹੁਹਰਿਨਾਮੁ॥ਸਿਮਰਿਸਿਮਰਿਸਿਮਰਿਸੁਖਪਾਵਹੁ॥ਆਪਿਜਪਹੁਅਵਰਹਨਾਮੁਜ
ਪਾਵਹੁ॥ਭਗਤਿਭਾਇਤਰੀਐਸੰਸਾਰੁ॥ਬਿਨੁਭਗਤੀਤਨੁਹੋਸੀਛਾਰੁ॥ਸਰਬਕਲਿਆਣ
ਸੂਖਨਿਧਿਨਾਮੁ॥ਬੂਡਤਜਾਤਪਾਏਬਿਸ੍ਰਾਮੁ॥ਸਗਲਦੂਖਕਾਹੋਵਤਨਾਸੁ॥ਨਾਨਕਨਾਮੁਜ
ਪਹੁਗੁਨਤਾਸੁ॥੫॥ਉਪਜੀਪ੍ਰੀਤਿਪ੍ਰੇਮਰਸਚਾਉ॥ਮਨਤਨਅੰਤਰਿਇਹੀਸੁਆਉ॥ਨੇਤ੍ਰ
ਹੁਪੇਖਿਦਰਸੁਸੁਖੁਹੋਇ॥ਮਨੁਬਿਗਸੈਸਾਧਚਰਨਧੋਇ॥ਭਗਤਜਨਾਕੈਮਨਿਤਨਿਰੰਗੁ
॥ਬਿਰਲਾਕੋਊਪਾਵੈਸੰਗੁ॥ਏਕਬਸਤੁਦੀਜੈਕਰਿਮਇਆ॥ਗੁਰਪ੍ਰਸਾਦਿਨਾਮੁਜਪਿਲਇਆ
॥ਤਾਕੀਉਪਮਾਕਹੀਨਜਾਇ॥ਨਾਨਕਰਹਿਆਸਰਬਸਮਾਇ॥੬॥ਪ੍ਰਭਬਖਸੰਦਦੀਨਦ
ਇਆਲਾ॥ਭਗਤਿਵਛਲਸਦਾਕਿਰਪਾਲਾ॥ਅਨਾਥਨਾਥਗੋਬਿੰਦਗੁਪਾਲਾ॥ਸਰਬਘ
ਟਾਕਰਤਪ੍ਰਤਿਪਾਲਾ॥ਆਦਿਪੁਰਖਕਾਰਣਕਰਤਾਰ॥ਭਗਤਜਨਾਕੇਪ੍ਰਾਨਅਧਾਰ॥ਜੋਜੋਜ
ਪੈਸੁਹੋਇਪੁਨੀਤਾ॥ਭਗਤਿਭਾਇਲਾਵੈਮਨਹੀਤਾ॥ਹਮਨਿਰਗੁਨੀਆਰਨੀਚਅਜਾਨਾ॥ਨਾ
ਨਕਤੁਮਰੀਸਰਨਿਪੁਰਖਭਗਵਾਨਾ॥੭॥ਸਰਬਬੈਕੁੰਠਮੁਕਤਿਮੋਖਪਾਏ॥ਏਕਨਿਮਖਹਰਿਕੇਗੁ
ਨਗਾਏ॥ਅਨਿਕਰਾਜਭੋਗਬਡਿਆਈ॥ਹਰਿਕੇਨਾਮਕੀਕਥਾਮਨਿਭਾਈ॥ਬਹੁਭੋਜਨਕ
ਪਰਸੰਗੀਤਾ॥ਰਸਨਾਜਪਤੀਹਰਿਹਰਿਨੀਤਾ॥ਭਲੀਸੁਕਰਨੀਸੋਭਾਧਨਵੰਤਾ॥ਹਿਰਦੈਬਸੇ
ਪੂਰਨਗੁਰਮੰਤਾ॥ਸਾਧਸੰਗਿਪ੍ਰਭਦੇਹੁਨਿਵਾਸ॥ਸਰਬਸੁਖਨਾਨਕਪਰਗਾਸ॥੮॥੨੦॥
ਸਲੋਕੁ॥ ॥ਸਰਗੁਨਨਿਰਗੁਨਨਿਰੰਕਾਰਸੁੰਨਸਮਾਧੀਆਪਿ॥ਆਪਨਕੀਆਨਾਨਕਾਆ
ਪੇਹੀਫਿਰਿਜਾਪਿ॥੧॥ਅਸਟਪਦੀ॥ ॥ਜਬਅਕਾਰੁਇਹੁਕਛੁਨਦ੍ਰਿਸਟੇਤਾ॥ਪਾਪ

ਪੁੰਨਤਬਕਹਤੇਹੋਤ॥ਜਬਧਾਰੀਆਪਨਸੁੰਨਸਮਾਧਿ॥ਤਬਬੈਰਬਿਰੋਧਕਿਸੁਸੰਗਿਕਮਾਤਿ
॥ਜਬਇਸਕਾਬਰਨੁਚਿਹਨੁਨਜਾਪਤ॥ਤਬਹਰਖਸੋਗੁਕਹੁਕਿਸਹਿਬਿਆਪਤ॥ਜਬਆਪ
ਨਆਪਆਪਿਪਾਰਬ੍ਰਹਮ॥ਤਬਮੋਹਕਹਾਕਿਸੁਹੋਵਤਭਰਮ॥ਆਪਨਖੇਲੁਆਪਿਵਰਤੀ
ਜਾ॥ਨਾਨਕਕਰਨੈਹਾਰੁਨਦੂਜਾ॥੧॥ਜਬਹੋਵਤਪ੍ਰਭਕੇਵਲਧਨੀ॥ਤਬਬੰਧਮੁਕਤਿਕਹੁ
ਕਿਸਕਉਗਨੀ॥ਜਬਏਕਹਿਹਰਿਅਗਮਅਪਾਰ॥ਤਬਨਰਕਸੁਰਗਕਹੁਕਉਨਅਉਤਾਰ
॥ਜਬਨਿਰਗੁਨਪ੍ਰਭਸਹਜਸੁਭਾਇ॥ਤਬਸਿਵਸਕਤਿਕਹਹੁਕਿਤੁਠਾਇ॥ਜਬਆਪ
ਹਿਆਪਿਅਪਨੀਜੋਤਿਧਰੈ॥ਤਬਕਵਨਨਿਡਰੁਕਵਨਕਤਡਰੈ॥ਆਪਨਚਲਿਤਆ
ਪਿਕਰਨੈਹਾਰ॥ਨਾਨਕਠਾਕੁਰਅਗਮਅਪਾਰ॥੨॥ਅਬਿਨਾਸੀਸੁਖਆਪਨਆਸਨ॥ਤ
ਹਜਨਮਮਰਨਕਹੁਕਹਾਬਿਨਾਸਨ॥ਜਬਪੂਰਨਕਰਤਾਪ੍ਰਭੁਸੋਇ॥ਤਬਜਮਕੀਤ੍ਰਾਸਕ
ਹਹੁਕਿਸੁਹੋਇ॥ਜਬਅਬਿਗਤਅਗੋਚਰਪ੍ਰਭਏਕਾ॥ਤਬਚਿਤ੍ਰਗੁਪਤਕਿਸੁਪੂਛਤਲੇ
ਖਾ॥ਜਬਨਾਥਨਿਰੰਜਨਅਗੋਚਰਅਗਾਧੇ॥ਤਬਕਉਨਛੁਟੇਕਉਨਬੰਧਨਬਾਧੇ॥ਆਪਨ
ਆਪਆਪਹੀਅਚਰਜਾ॥ਨਾਨਕਆਪਨਰੂਪਆਪਹੀਉਪਰਜਾ॥੩॥ਜਹਨਿਰਮਲਪੁਰਖੁ
ਪੁਰਖਪਤਿਹੋਤਾ॥ਤਹਬਿਨੁਮੈਲੁਕਹਹੁਕਿਆਧੋਤਾ॥ਜਹਨਿਰੰਜਨਨਿਰੰਕਾਰਨਿਰਬਾਨ
॥ਤਹਕਉਨਕਉਮਾਨਕਉਨਅਭਿਮਾਨ॥ਜਹਸਰੂਪਕੇਵਲਜਗਦੀਸ॥ਤਹਛਲਛਿਦ੍ਰ
ਲਗਤਕਹੁਕੀਸ॥ਜਹਜੋਤਿਸਰੂਪੀਜੋਤਿਸੰਗਿਸਮਾਵੈ॥ਤਹਕਿਸਹਿਭੂਖਕਵਨੁਤ੍ਰਿ
ਪਤਾਵੈ॥ਕਰਨਕਰਾਵਨਕਰਨੈਹਾਰੁ॥ਨਾਨਕਕਰਤੇਕਾਨਾਹਿਸੁਮਾਰੁ॥੪॥ਜਬਅਪਨੀਸੋਭ
ਆਪਨਸੰਗਿਬਨਾਈ॥ਤਬਕਵਨਮਾਇਬਾਪਮਿਤ੍ਰਸੁਤਭਾਈ॥ਜਹਸਰਬਕਲਾਆਪ
ਹਿਪਰਬੀਨ॥ਤਹਬੇਦਕਤੇਬਕਹਾਕੋਊਚੀਨ॥ਜਬਆਪਨਆਪੁਆਪਿਉਰਿਧਾਰੈ॥ਤ
ਉਸਗਨਅਪਸਗਨਕਹਾਬੀਚਾਰੈ॥ਜਹਆਪਨਊਚਆਪਨਆਪਿਨੇਰਾ॥ਤਹਕਉਨ
ਠਾਕੁਰੁਕਉਨੁਕਹੀਐਚੇਰਾ॥ਬਿਸਮਨਬਿਸਮਰਹੇਬਿਸਮਾਦ॥ਨਾਨਕਅਪਨੀਗਤਿਜਾਨ
ਹੁਆਪਿ॥੫॥ਜਹਅਛਲਅਛੇਦਅਭੇਦਸਮਾਇਆ॥ਊਹਾਕਿਸਹਿਬਿਆਪਤਮਾਇ
ਆ॥ਆਪਸਕਉਆਪਹਿਆਦੇਸੁ॥ਤਿਹੁਗੁਣਕਾਨਾਹੀਪਰਵੇਸੁ॥ਜਹਏਕਹਿਏਕਏ
ਕਭਗਵੰਤਾ॥ਤਹਕਉਨੁਅਚਿੰਤੁਕਿਸੁਲਾਗੈਚਿੰਤਾ॥ਜਹਆਪਨਆਪੁਆਪਿਪਤੀਆ

ਕਹਤਕਉਨੁਕਥੈਕਉਨੁਸੁਨੈਹਾਰਾ॥ਬਹੁਬੇਅੰਤਊਚਤੇਊਚਾ॥ਨਾਨਕਆਪਸਕਉ
ਆਪਹਿਪਹੂਚਾ॥੬॥ਜਹਆਪਿਰਚਿਓਪਰਪੰਚੁਅਕਾਰੁ॥ਤਿਹੁਗੁਣਮਹਿਕੀਨੋਬਿਸ
ਥਾਰੁ॥ਪਾਪੁਪੁੰਨੁਤਹਭਈਕਹਾਵਤ॥ਕੋਊਨਰਕਕੋਊਸੁਰਗਬੰਛਾਵਤ॥ਆਲਜਾਲਮਾ
ਇਆਜੰਜਾਲ॥ਹਉਮੈਮੋਹਭਰਮਭੈਭਾਰ॥ਦੂਖਸੂਖਮਾਨਅਪਮਾਨ॥ਅਨਿਕਪ੍ਰਕਾਰ
ਕੀਓਬਖ੍ਯਾਨ॥ਆਪਨਖੇਲੁਆਪਿਕਰਿਦੇਖੈ॥ਖੇਲੁਸੰਕੋਚੈਤਉਨਾਨਕਏਕੈ॥੭॥ਜਹ
ਅਬਿਗਤੁਭਗਤੁਤਹਆਪਿ॥ਜਹਪਸਰੈਪਾਸਾਰੁਸੰਤਪਰਤਾਪਿ॥ਦੁਹੂਪਾਖਕਾਆਪ
ਹਿਧਨੀ॥ਉਨਕੀਸੋਭਾਉਨਹੂਬਨੀ॥ਆਪਹਿਕਉਤਕਕਰੈਅਨਦਚੋਜ॥ਆਪਹਿਰਸ
ਭੋਗਨਨਿਰਜੋਗ॥ਜਿਸੁਭਾਵੈਤਿਸੁਆਪਨਨਾਇਲਾਵੈ॥ਜਿਸੁਭਾਵੈਤਿਸੁਖੇਲਖਿਲਾ
ਵੈ॥ਬੇਸੁਮਾਰਅਥਾਹਅਗਨਤਅਤੋਲੈ॥ਜਿਉਬੁਲਾਵਹੁਤਿਉਨਾਨਕਦਾਸਬੋਲੈ॥
੮॥੨੧॥ਸਲੋਕੁ॥ ॥ਜੀਅਜੰਤਕੇਠਾਕੁਰਾਆਪੇਵਰਤਣਹਾਰ॥ਨਾਨਕਏਕੋਪਸ
ਰਿਆਦੂਜਾਕਹਦ੍ਰਿਸਟਾਰ॥੧॥ਅਸਟਪਦੀ॥ ॥ਆਪਿਕਥੈਆਪਿਸੁਨਨੈਹਾਰੁ॥
ਆਪਹਿਏਕੁਆਪਿਬਿਸਥਾਰੁ॥ਜਾਤਿਸੁਭਾਵੈਤਾਸ੍ਰਿਸਟਿਉਪਾਏ॥ਆਪਨੈਭਾਣੈਲ
ਏਸਮਾਏ॥ਤੁਮਤੇਭਿੰਨਨਹੀਕਿਛੁਹੋਇ॥ਆਪਨਸੂਤਿਸਭੁਜਗਤੁਪਰੋਇ॥ਜਾਕਉਪ੍ਰ
ਭਜੀਉਆਪਿਬੁਝਾਏ॥ਸਚੁਨਾਮੁਸੋਈਜਨੁਪਾਏ॥ਸੋਸਮਦਰਸੀਤਤਕਾਬੇਤਾ॥ਨਾਨ
ਕਸਗਲਸ੍ਰਿਸਟਿਕਾਜੇਤਾ॥੧॥ਜੀਅਜੰਤ੍ਰਸਭਤਾਕੈਹਾਥ॥ਦੀਨਦਇਆਲਅਨਾਥ
ਕੋਨਾਥੁ॥ਜਿਸੁਰਾਖੈਤਿਸੁਕੋਇਨਮਾਰੈ॥ਸੋਮੂਆਜਿਸੁਮਨਹੁਬਿਸਾਰੈ॥ਤਿਸੁਤਜਿਅਵਰ
ਕਹਾਕੋਜਾਇ॥ਸਭਸਿਰਿਏਕੁਨਿਰੰਜਨਰਾਇ॥ਜੀਅਕੀਜੁਗਤਿਜਾਕੈਸਭਹਾਥਿ॥ਅੰਤ
ਰਿਬਾਹਰਿਜਾਨਹੁਸਾਥਿ॥ਗੁਨਨਿਧਾਨਬੇਅੰਤਅਪਾਰ॥ਨਾਨਕਦਾਸਸਦਾਬਲਿਹਾ
ਰ॥੨॥ਪੂਰਨਪੂਰਿਰਹੇਦਇਆਲ॥ਸਭਊਪਰਿਹੋਵਤਕਿਰਪਾਲ॥ਅਪਨੇਕਰਤਬਜਾਨੈ
ਆਪਿ॥ਅੰਤਰਜਾਮੀਰਹਿਓਬਿਆਪਿ॥ਪ੍ਰਤਿਪਾਲੈਜੀਅਨਬਹੁਭਾਤਿ॥ਜੋਜੋਰਚਿਓ
ਸੁਤਿਸਹਿਧਿਆਤਿ॥ਜਿਸੁਭਾਵੈਤਿਸੁਲਏਮਿਲਾਇ॥ਭਗਤਿਕਰਹਿਹਰਿਕੇਗੁਣਗਾ
ਇ॥ਮਨਅੰਤਰਿਬਿਸ੍ਵਾਸੁਕਰਿਮਾਨਿਆ॥ਕਰਨਹਾਰੁਨਾਨਕਇਕੁਜਾਨਿਆ॥੩॥ਜਨੁ
ਲਾਗਾਹਰਿਏਕੈਨਾਇ॥ਤਿਸਕੀਆਸਨਬਿਰਥੀਜਾਇ॥ਸੇਵਕਕਉਸੇਵਾਬਨਿਆਈ

॥ਹੁਕਮੁਬੂਝਿਪਰਮਪਦੁਪਾਈ॥ਇਸਤੇਊਪਰਿਨਹੀਬੀਚਾਰੁ॥ਜਾਕੈਮਨਿਬਸਿਆਨਿਰੰ
ਕਾਰੁ॥ਬੰਧਨਤੋਰਿਭਏਨਿਰਵੈਰ॥ਅਨਦਿਨੁਪੂਜਹਿਗੁਰਕੇਪੈਰ॥ਇਹਲੋਕਸੁਖੀ
ਏਪਰਲੋਕਸੁਹੇਲੇ॥ਨਾਨਕਹਰਿਪ੍ਰਭਿਆਪਹਿਮੇਲੇ॥੪॥ਸਾਧਸੰਗਿਮਿਲਿਕਰਹੁ
ਅਨੰਦ॥ਗੁਨਗਾਵਹੁਪ੍ਰਭਪਰਮਾਨੰਦ॥ਰਾਮਨਾਮਤਤੁਕਰਹੁਬੀਚਾਰੁ॥ਦ੍ਰੁਲਭਦੇਹਕਾਕਰ
ਹੁਉਧਾਰੁ॥ਅੰਮ੍ਰਿਤਬਚਨਹਰਿਕੇਗੁਨਗਾਉ॥ਪ੍ਰਾਨਤਰਨਕਾਇਹੈਸੁਆਉ॥ਆਠਪ
ਹਰਪ੍ਰਭਪੇਖਹੁਨੇਰਾ॥ਮਿਟੈਅਗਿਆਨੁਬਿਨਸੈਅੰਧੇਰਾ॥ਸੁਨਿਉਪਦੇਸੁਹਿਰਦੈਬਸਾਵ
ਹੁ॥ਮਨਇਛੇਨਾਨਕਫਲਪਾਵਹੁ॥੫॥ਹਲਤੁਪਲਤੁਦੁਇਲੇਹੁਸਵਾਰਿ॥ਰਾਮਨਾਮੁ
ਅੰਤਰਿਉਰਿਧਾਰਿ॥ਪੂਰੇਗੁਰਕੀਪੂਰੀਦੀਖਿਆ॥ਜਿਸੁਮਨਿਬਸੈਤਿਸੁਸਾਚੁਪਰੀਖਿਆ
ਮਨਿਤਨਿਨਾਮੁਜਪਹੁਲਿਵਲਾਇ॥ਦੂਖੁਦਰਦੁਮਨਤੇਭਉਜਾਇ॥ਸਚੁਵਪਾਰੁਕਰਹੁ
ਵਾਪਾਰੀ॥ਦਰਗਹਨਿਬਹੈਖੇਪਤੁਮਾਰੀ॥ਏਕਾਟੇਕਰਖਹੁਮਨਮਾਹਿ॥ਨਾਨਕਬਹੁਰਿਨ
ਆਵਹਿਜਾਹਿ॥੬॥ਤਿਸਤੇਦੂਰਿਕਹਾਕੋਜਾਇ॥ਉਬਰੈਰਾਖਨਹਾਰੁਧਿਆਇ॥ਨਿਰਭ
ਉਜਪੈਸਗਲਭਉਮਿਟੈ॥ਪ੍ਰਭਕਿਰਪਾਤੇਪ੍ਰਾਣੀਛੁਟੈ॥ਜਿਸੁਪ੍ਰਭੁਰਾਖੈਤਿਸੁਨਾਹੀਦੂ
ਖ॥ਨਾਮੁਜਪਤਮਨਿਹੋਵਤਸੂਖ॥ਚਿੰਤਾਜਾਇਮਿਟੈਅਹੰਕਾਰੁ॥ਤਿਸੁਜਨਕਉਕੋਇਨ
ਪਹੁਚਨਹਾਰੁ॥ਸਿਰਊਪਰਿਠਾਢਾਗੁਰੁਸੂਰਾ॥ਨਾਨਕਤਾਕੇਕਾਰਜਪੂਰਾ॥੭॥ਮਤਿਪੂਰੀਅੰ
ਮ੍ਰਿਤੁਜਾਕੀਦ੍ਰਿਸਟਿ॥ਦਰਸਨੁਪੇਖਤਉਧਰਤਸ੍ਰਿਸਟਿ॥ਚਰਨਕਮਲਜਾਕੇਅਨੂਪ॥ਸ
ਫਲਦਰਸਨੁਸੁੰਦਰਹਰਿਰੂਪ॥ਧੰਨੁਸੇਵਾਸੇਵਕੁਪਰਵਾਨੁ॥ਅੰਤਰਜਾਮੀਪੁਰਖੁਪ੍ਰਧਾਨੁ॥
ਜਿਸੁਮਨਿਬਸੈਸੁਹੋਤਨਿਹਾਲੁ॥ਤਾਕੈਨਿਕਟਿਨਆਵਤਕਾਲੁ॥ਅਮਰਭਏਅਮਰਾਪਦੁ
ਪਾਇਆ॥ਸਾਧਸੰਗਿਨਾਨਕਹਰਿਧਿਆਇਆ॥੮॥੨੨॥ਸਲੋਕੁ॥ ॥ਗਿਆਨਅੰ
ਜਨੁਗੁਰਿਦੀਆ॥ਅਗਿਆਨਅੰਧੇਰਬਿਨਾਸੁ॥ਹਰਿਕਿਰਪਾਤੇਸੰਤਭੇਟਿਆ॥ਨਾਨਕਮਨਿਪ੍ਰ
ਗਾਸੁ॥੧॥ਅਸਟਪਦੀ॥ ॥ਸੰਤਸੰਗਿਅੰਤਰਿਪ੍ਰਭੁਡੀਠਾ॥ਨਾਮੁਪ੍ਰਭੂਕਾਲਾ
ਗਾਮੀਠਾ॥ਸਗਲਸਮਿਗ੍ਰੀਏਕਸੁਘਟਮਾਹਿ॥ਅਨਿਕਰੰਗਨਾਨਾਦ੍ਰਿਸਟਾਹਿ॥ਨਉਨਿ
ਧਿਅੰਮ੍ਰਿਤੁਪ੍ਰਭਕਾਨਾਮੁ॥ਦੇਹੀਮਹਿਇਸਕਾਬਿਸ੍ਰਾਮੁ॥ਸੁੰਨਸਮਾਧਿਅਨਹਤਤਹਨਾਦ
॥ਕਹਨੁਨਜਾਈਅਚਰਜਬਿਸਮਾਦ॥ਤਿਨਿਦੇਖਿਆਜਿਸੁਆਪਿਦਿਖਾਏ॥ਨਾਨਕਤਿ

ਸੁਜਨ ਸੋਝੀ ਪਾਏ ॥੧॥ ਜੋ ਅੰਤਰਿ ਸੋ ਬਾਹਰਿ ਅਨੰਤ ॥ ਘਟਿ ਘਟਿ ਬਿਆਪਿ ਰਹਿਆ ਭਗਵੰਤ ॥ ਧਰਨਿ ਮਾਹਿ ਆਕਾਸ ਪਇਆਲ ॥ ਸਰਬ ਲੋਕ ਪੂਰਨ ਪ੍ਰਤਿਪਾਲ ॥ ਬਨਿ ਤਿਨਿ ਪਰਬਤਿ ਹੈ ਪਾਰਬ੍ਰਹਮੁ ॥ ਜੈਸੀ ਆਗਿਆ ਤੈਸਾ ਕਰਮੁ ॥ ਪਉਣ ਪਾਣੀ ਬੈਸੰਤਰ ਮਾਹਿ ॥ ਚਾਰਿ ਕੁੰਟ ਦਹ ਦਿਸੇ ਸਮਾਹਿ ॥ ਤਿਸ ਤੇ ਭਿੰਨ ਨਹੀ ਕੋ ਠਾਉ ॥ ਗੁਰ ਪ੍ਰਸਾਦਿ ਨਾਨਕ ਸੁਖੁ ਪਾਉ ॥੨॥ ਬੇਦ ਪੁਰਾਨ ਸਿੰਮ੍ਰਿਤਿ ਮਹਿ ਦੇਖੁ ॥ ਸਸੀਅਰ ਸੂਰ ਨਖ੍ਯਤ੍ਰ ਮਹਿ ਏਕੁ ॥ ਬਾਣੀ ਪ੍ਰਭ ਕੀ ਸਭੁ ਕੋ ਬੋਲੈ ॥ ਆਪਿ ਅਡੋਲੁ ਨ ਕਬਹੂ ਡੋਲੈ ॥ ਸਰਬ ਕਲਾ ਕਰਿ ਖੇਲੈ ਖੇਲ ॥ ਮੋਲਿ ਨ ਪਾਈਐ ਗੁਣਹ ਅਮੋਲ ॥ ਸਰਬ ਜੋਤਿ ਮਹਿ ਜਾ ਕੀ ਜੋਤਿ ॥ ਧਾਰਿ ਰਹਿਓ ਸੁਆਮੀ ਓਤਿ ਪੋਤਿ ॥ ਗੁਰ ਪਰਸਾਦਿ ਭਰਮ ਕਾ ਨਾਸੁ ॥ ਨਾਨਕ ਤਿਨ ਮਹਿ ਏਹੁ ਬਿਸਾਸੁ ॥੩॥ ਸੰਤ ਜਨਾ ਕਾ ਪੇਖਨੁ ਸਭੁ ਬ੍ਰਹਮ ॥ ਸੰਤ ਜਨਾ ਕੈ ਹਿਰਦੈ ਸਭਿ ਧਰਮ ॥ ਸੰਤ ਜਨਾ ਸੁਨਹਿ ਸੁਭ ਬਚਨ ॥ ਸਰਬ ਬਿਆਪੀ ਰਾਮ ਸੰਗਿ ਰਚਨ ॥ ਜਿਨਿ ਜਾਤਾ ਤਿਸ ਕੀ ਇਹ ਰਹਤ ॥ ਸਤਿ ਬਚਨ ਸਾਧੂ ਸਭਿ ਕਹਤ ॥ ਜੋ ਜੋ ਹੋਇ ਸੋਈ ਸੁਖੁ ਮਾਨੈ ॥ ਕਰਨ ਕਰਾਵਨਹਾਰੁ ਪ੍ਰਭੁ ਜਾਨੈ ॥ ਅੰਤਰਿ ਬਸੇ ਬਾਹਰਿ ਭੀ ਓਹੀ ॥ ਨਾਨਕ ਦਰਸਨੁ ਦੇਖਿ ਸਭ ਮੋਹੀ ॥੪॥ ਆਪਿ ਸਤਿ ਕੀਆ ਸਭੁ ਸਤਿ ॥ ਤਿਸੁ ਪ੍ਰਭ ਤੇ ਸਗਲੀ ਉਤਪਤਿ ॥ ਤਿਸੁ ਭਾਵੈ ਤਾ ਕਰੇ ਬਿਸਥਾਰੁ ॥ ਤਿਸੁ ਭਾਵੈ ਤਾ ਏਕੰਕਾਰੁ ॥ ਅਨਿਕ ਕਲਾ ਲਖੀ ਨਹ ਜਾਇ ॥ ਜਿਸੁ ਭਾਵੈ ਤਿਸੁ ਲਏ ਮਿਲਾਇ ॥ ਕਵਨ ਨਿਕਟਿ ਕਵਨ ਕਹੀਐ ਦੂਰਿ ॥ ਆਪੇ ਆਪਿ ਆਪ ਭਰਪੂਰਿ ॥ ਅੰਤਰਗਤਿ ਜਿਸੁ ਆਪਿ ਜਨਾਏ ॥ ਨਾਨਕ ਤਿਸੁ ਜਨ ਆਪਿ ਬੁਝਾਏ ॥੫॥ ਸਰਬ ਭੂਤ ਆਪਿ ਵਰਤਾਰਾ ॥ ਸਰਬ ਨੈਨ ਆਪਿ ਪੇਖਨਹਾਰਾ ॥ ਸਗਲ ਸਮਗ੍ਰੀ ਜਾ ਕਾ ਤਨਾ ॥ ਆਪਨ ਜਸੁ ਆਪ ਹੀ ਸੁਨਾ ॥ ਆਵਨ ਜਾਨੁ ਇਕੁ ਖੇਲੁ ਬਨਾਇਆ ॥ ਆਗਿਆਕਾਰੀ ਕੀਨੀ ਮਾਇਆ ॥ ਸਭ ਕੈ ਮਧਿ ਅਲਿਪਤੋ ਰਹੈ ॥ ਜੋ ਕਿਛੁ ਕਹਣਾ ਸੁ ਆਪੇ ਕਹੈ ॥ ਆਗਿਆ ਆਵੈ ਆਗਿਆ ਜਾਇ ॥ ਨਾਨਕ ਜਾ ਭਾਵੈ ਤਾ ਲਏ ਸਮਾਇ ॥੬॥ ਇਸ ਤੇ ਹੋਇ ਸੁ ਨਾਹੀ ਬੁਰਾ ॥ ਓਰੈ ਕਹਹੁ ਕਿਨੈ ਕਛੁ ਕਰਾ ॥ ਆਪਿ ਭਲਾ ਕਰਤੂਤਿ ਅਤਿ ਨੀਕੀ ॥ ਆਪੇ ਜਾਨੈ ਅਪਨੇ ਜੀ ਕੀ ॥ ਆਪਿ ਸਾਚੁ ਧਾਰੀ ਸਭ ਸਾਚੁ ॥ ਓਤਿ ਪੋਤਿ ਆਪਨ ਸੰਗਿ ਰਾਚੁ ॥ ਤਾ ਕੀ ਗਤਿ ਮਿਤਿ ਕਹੀ ਨ ਜਾਇ ॥ ਦੂਸਰ ਹੋਇ ਤ ਸੋਝੀ ਪਾਇ ॥ ਤਿਸ ਕਾ ਕੀਆ ਸਭੁ ਪਰਵਾਨੁ ॥ ਗੁਰ ਪ੍ਰਸਾਦਿ ਨਾਨਕ ਇਹੁ ਜਾਨੁ ॥੭॥ ਜੋ ਜਾਨੈ ਤਿਸੁ ਸਦਾ ਸੁਖੁ ਹੋਇ ॥ ਆਪਿ ਮਿਲਾਇ ਲਏ ਪ੍ਰਭੁ ਸੋਇ ॥ ਓਹੁ ਧਨਵੰਤੁ ਕੁਲਵੰਤੁ ਪਤਿਵੰਤੁ ॥ ਜੀਵਨ ਮੁਕਤਿ

ਜਿਸੁ ਰਿਦੈ ਭਗਵੰਤੁ ॥ ਧੰਨੁ ਧੰਨੁ ਧੰਨੁ ਜਨੁ ਆਇਆ ॥ ਜਿਸੁ ਪ੍ਰਸਾਦਿ ਸਭੁ ਜਗਤੁ ਤਰਾਇਆ ॥ ਜਨ ਆਵਨ ਕਾ ਇਹੈ ਸੁਆਉ ॥ ਜਨ ਕੈ ਸੰਗਿ ਚਿਤਿ ਆਵੈ ਨਾਉ ॥ ਆਪਿ ਮੁਕਤੁ ਮੁਕਤੁ ਕਰੈ ਸੰਸਾਰੁ ॥ ਨਾਨਕ ਤਿਸੁ ਜਨ ਕਉ ਸਦਾ ਨਮਸਕਾਰੁ ॥੮॥੨੩॥ ਸਲੋਕੁ ॥ ਪੂਰਾ ਪ੍ਰਭੁ ਆਰਾਧਿਆ ਪੂਰਾ ਜਾ ਕਾ ਨਾਉ ॥ ਨਾਨਕ ਪੂਰਾ ਪਾਇਆ ਪੂਰੇ ਕੇ ਗੁਨ ਗਾਉ ॥੧॥ ਅਸਟਪਦੀ ॥ ਪੂਰੇ ਗੁਰ ਕਾ ਸੁਨਿ ਉਪਦੇਸੁ ॥ ਪਾਰਬ੍ਰਹਮੁ ਨਿਕਟਿ ਕਰਿ ਪੇਖੁ ॥ ਸਾਸਿ ਸਾਸਿ ਸਿਮਰਹੁ ਗੋਬਿੰਦ ॥ ਮਨ ਅੰਤਰ ਕੀ ਉਤਰੈ ਚਿੰਦ ॥ ਆਸ ਅਨਿਤ ਤਿਆਗਹੁ ਤਰੰਗ ॥ ਸੰਤ ਜਨਾ ਕੀ ਧੂਰਿ ਮਨ ਮੰਗ ॥ ਆਪੁ ਛੋਡਿ ਬੇਨਤੀ ਕਰਹੁ ॥ ਸਾਧਸੰਗਿ ਅਗਨਿ ਸਾਗਰੁ ਤਰਹੁ ॥ ਹਰਿ ਧਨ ਕੇ ਭਰਿ ਲੇਹੁ ਭੰਡਾਰ ॥ ਨਾਨਕ ਗੁਰ ਪੂਰੇ ਨਮਸਕਾਰ ॥੧॥ ਖੇਮ ਕੁਸਲ ਸਹਜ ਆਨੰਦ ॥ ਸਾਧਸੰਗਿ ਭਜੁ ਪਰਮਾਨੰਦ ॥ ਨਰਕ ਨਿਵਾਰਿ ਉਧਾਰਹੁ ਜੀਉ ॥ ਗੁਨ ਗੋਬਿੰਦ ਅੰਮ੍ਰਿਤ ਰਸੁ ਪੀਉ ॥ ਚਿਤਿ ਚਿਤਵਹੁ ਨਾਰਾਇਣ ਏਕ ॥ ਏਕ ਰੂਪ ਜਾ ਕੇ ਰੰਗ ਅਨੇਕ ॥ ਗੋਪਾਲ ਦਾਮੋਦਰ ਦੀਨ ਦਇਆਲ ॥ ਦੁਖ ਭੰਜਨ ਪੂਰਨ ਕਿਰਪਾਲ ॥ ਸਿਮਰਿ ਸਿਮਰਿ ਨਾਮੁ ਬਾਰੰ ਬਾਰ ॥ ਨਾਨਕ ਜੀਅ ਕਾ ਇਹੈ ਅਧਾਰ ॥੨॥ ਉਤਮ ਸਲੋਕ ਸਾਧ ਕੇ ਬਚਨ ॥ ਅਮੁਲੀਕ ਲਾਲ ਏਹਿ ਰਤਨ ॥ ਸੁਨਤ ਕਮਾਵਤ ਹੋਤ ਉਧਾਰ ॥ ਆਪਿ ਤਰੈ ਲੋਕਹ ਨਿਸਤਾਰ ॥ ਸਫਲ ਜੀਵਨੁ ਸਫਲੁ ਤਾ ਕਾ ਸੰਗੁ ॥ ਜਾ ਕੈ ਮਨਿ ਲਾਗਾ ਹਰਿ ਰੰਗੁ ॥ ਜੈ ਜੈ ਸਬਦੁ ਅਨਾਹਦੁ ਵਾਜੈ ॥ ਸੁਨਿ ਸੁਨਿ ਅਨਦ ਕਰੇ ਪ੍ਰਭੁ ਗਾਜੈ ॥ ਪ੍ਰਗਟੇ ਗੁਪਾਲ ਮਹਾਂਤ ਕੈ ਮਾਥੇ ॥ ਨਾਨਕ ਉਧਰੇ ਤਿਨ ਕੈ ਸਾਥੇ ॥੩॥ ਸਰਨਿ ਜੋਗੁ ਸੁਨਿ ਸਰਨੀ ਆਏ ॥ ਕਰਿ ਕਿਰਪਾ ਪ੍ਰਭ ਆਪਿ ਮਿਲਾਏ ॥ ਮਿਟਿ ਗਏ ਬੈਰ ਭਏ ਸਭ ਰੇਨ ॥ ਅੰਮ੍ਰਿਤ ਨਾਮੁ ਸਾਧਸੰਗਿ ਲੈਨ ॥ ਸੁਪ੍ਰਸੰਨ ਭਏ ਗੁਰਦੇਵ ॥ ਪੂਰਨ ਹੋਈ ਸੇਵਕ ਕੀ ਸੇਵ ॥ ਆਲ ਜੰਜਾਲ ਬਿਕਾਰ ਤੇ ਰਹਤੇ ॥ ਰਾਮ ਨਾਮ ਸੁਨਿ ਰਸਨਾ ਕਹਤੇ ॥ ਕਰਿ ਪ੍ਰਸਾਦੁ ਦਇਆ ਪ੍ਰਭਿ ਧਾਰੀ ॥ ਨਾਨਕ ਨਿਬਹੀ ਖੇਪ ਹਮਾਰੀ ॥੪॥ ਪ੍ਰਭ ਕੀ ਉਸਤਤਿ ਕਰਹੁ ਸੰਤ ਮੀਤ ॥ ਸਾਵਧਾਨ ਏਕਾਗਰ ਚੀਤ ॥ ਸੁਖਮਨੀ ਸਹਜ ਗੋਬਿੰਦ ਗੁਨ ਨਾਮ ॥ ਜਿਸੁ ਮਨਿ ਬਸੈ ਸੁ ਹੋਤ ਨਿਧਾਨ ॥ ਸਰਬ ਇਛਾ ਤਾ ਕੀ ਪੂਰਨ ਹੋਇ ॥ ਪ੍ਰਧਾਨ ਪੁਰਖੁ ਪ੍ਰਗਟੁ ਸਭ ਲੋਇ ॥ ਸਭ ਤੇ ਊਚ ਪਾਏ ਅਸਥਾਨੁ ॥ ਬਹੁਰਿ ਨ ਹੋਵੈ ਆਵਨ ਜਾਨੁ ॥ ਹਰਿ ਧਨੁ ਖਾਟਿ ਚਲੈ ਜਨੁ ਸੋਇ ॥ ਨਾਨਕ ਜਿਸਹਿ ਪਰਾਪਤਿ ਹੋਇ ॥੫॥ ਖੇਮ ਸਾਂਤਿ ਰਿਧਿ ਨਵ ਨਿਧਿ ॥ ਬੁਧਿ ਗਿਆਨੁ ਸਰਬ ਤਹ ਸਿਧਿ ॥ ਬਿਦਿਆ ਤਪੁ ਜੋਗੁ ਪ੍ਰਭ ਧਿਆਨੁ ॥ ਗਿਆਨੁ ਸ੍ਰੇਸਟ ਊਤਮ ਇਸਨਾਨੁ ॥ ਚਾਰਿ ਪ

ਦਾਰਥਕਮਲਪ੍ਰਗਾਸ॥ਸਭਕੈਮਧਿਸਗਲਤੇਉਦਾਸ॥ਸੁੰਦਰੁਚਤੁਰੁਤਤਕਾਬੇਤਾ॥ਸ
ਮਦਰਸੀਏਕਦ੍ਰਿਸਟੇਤਾ॥ਇਹਫਲਤਿਸੁਜਨਕੈਮੁਖਿਭਨੇ॥ਗੁਰਨਾਨਕਨਾਮਬਚਨਮਨਿ
ਸੁਨੇ॥੬॥ਇਹੁਨਿਧਾਨੁਜਪੈਮਨਿਕੋਇ॥ਸਭਜੁਗਮਹਿਤਾਕੀਗਤਿਹੋਇ॥ਗੁਣਗੋਬਿ
ਦਨਾਮਧੁਨਿਬਾਣੀ॥ਸਿਮ੍ਰਿਤਿਸਾਸਤ੍ਰਬੇਦਬਖਾਣੀ॥ਸਗਲਮਤਾਂਤਕੇਵਲਹਰਿਨਾਮ
॥ਗੋਬਿੰਦਭਗਤਕੈਮਨਿਬਿਸ੍ਰਾਮ॥ਕੋਟਿਅਪ੍ਰਾਧਸਾਧਸੰਗਿਮਿਟੈ॥ਸੰਤਕ੍ਰਿਪਾਤੇਜਮ
ਤੇਛੁਟੈ॥ਜਾਕੈਮਸਤਕਿਕਰਮਪ੍ਰਭਿਪਾਏ॥ਸਾਧਸਰਣਿਨਾਨਕਤੇਆਏ॥੭॥ਜਿਸੁਮ
ਨਿਬਸੈਸੁਨੈਲਾਇਪ੍ਰੀਤਿ॥ਤਿਸੁਜਨਆਵੈਹਰਿਪ੍ਰਭੁਚੀਤਿ॥ਜਨਮਮਰਨਤਾਕਾਦੂਖੁਨਿ
ਵਾਰੈ॥ਦੁਲਭਦੇਹਤਤਕਾਲਉਧਾਰੈ॥ਨਿਰਮਲਸੋਭਾਅੰਮ੍ਰਿਤਤਾਕੀਬਾਨੀ॥ਏਕੁਨਾਮੁ
ਮਨਮਾਹਿਸਮਾਨੀ॥ਦੂਖਰੋਗਬਿਨਸੇਭੈਭਰਮ॥ਸਾਧਨਾਮਨਿਰਮਲਤਾਕੇਕਰਮ॥ਸਭਤੇ
ਊਚਤਾਕੀਸੋਭਾਬਨੀ॥ਨਾਨਕਇਹਗੁਣਿਨਾਮੁਸੁਖਮਨੀ॥੮॥੨੪॥

ਥਿਤੀਗਉੜੀਮਹਲਾ ੫ ਸਲੋਕੁ॥

ੴ ਸਤਿਗੁਰਪ੍ਰਸਾਦਿ॥ ॥ਜਲਿਥਲਿਮਹੀਅਲਿਪੂ
ਰਿਆਸੁਆਮੀਸਿਰਜਨਹਾਰੁ॥ਅਨਿਕਭਾਂਤਿਹੋਇਪਸਰਿਆਨਾਨਕਏਕੰਕਾਰੁ॥੧॥
ਪਉੜੀ॥ ॥ਏਕਮਏਕੰਕਾਰੁਪ੍ਰਭੁਕਰਉਬੰਦਨਾਧਿਆਇ॥ਗੁਣਗੋਬਿੰਦਗੁਪਾਲ
ਪ੍ਰਭਸਰਨਿਪਰਉਹਰਿਰਾਇ॥ਤਾਕੀਆਸਕਲਿਆਣਸੁਖਜਾਤੇਸਭੁਕਛੁਹੋਇ॥ਚ
ਕੁੰਟਦਹਦਿਸਿਭ੍ਰਮਿਓਤਿਸੁਬਿਨੁਅਵਰੁਨਕੋਇ॥ਬੇਦਪੁਰਾਣਸਿਮ੍ਰਿਤਿਸੁਨੇਬਹੁ
ਬਿਧਿਕਰਉਬੀਚਾਰੁ॥ਪਤਿਤਉਧਾਰਨਭੈਹਰਨਸੁਖਸਾਗਰਨਿਰੰਕਾਰ॥ਦਾਤਾਭੁਗਤਾਦੇ
ਨਹਾਰੁਤਿਸੁਬਿਨੁਅਵਰੁਨਜਾਇ॥ਜੋਚਾਹਹਿਸੋਈਮਿਲੈਨਾਨਕਹਰਿਗੁਨਗਾਇ॥੧॥
ਗੋਬਿੰਦਜਸੁਗਾਈਐਹਰਿਨੀਤ॥ਮਿਲਿਭਜੀਐਸਾਧਸੰਗਿਮੇਰੇਮੀਤ॥੧॥ਰਹਾਉ॥
ਸਲੋਕੁ॥ ॥ਕਰਉਬੰਦਨਾਅਨਿਕਵਾਰਸਰਨਿਪਰਉਹਰਿਰਾਇ॥ਭ੍ਰਮੁਕਟੀਐਨਾਨ
ਕਸਾਧਸੰਗਿਦੁਤੀਆਭਾਉਮਿਟਾਇ॥੨॥ਪਉੜੀ॥ ॥ਦੁਤੀਆਦੁਰਮਤਿਦੂਰਿ
ਕਰਿਗੁਰਸੇਵਾਕਰਿਨੀਤ॥ਰਾਮਰਤਨੁਮਨਿਤਨਿਬਸੈਤਜਿਕਾਮੁਕ੍ਰੋਧੁਲੋਭੁਮੀਤ॥ਮਰਣੁ
ਮਿਟੈਜੀਵਨੁਮਿਲੈਬਿਨਸਹਿਸਗਲਕਲੇਸ॥ਆਪੁਤਜਹੁਗੋਬਿੰਦਭਜਹੁਭਾਉਭਗ

ਤਿਪਰਵੇਸ॥ਲਾਭੁਮਿਲੈਤੋਟਾਹਿਰੈਹਰਿਦਰਗਹਪਤਿਵੰਤ॥ਰਾਮਨਾਮਧਨੁਸੰਚਵੈਸਾਚ
ਸਾਹਭਗਵੰਤ॥ਊਠਤਬੈਠਤਹਰਿਭਜਹੁਸਾਧੂਸੰਗਿਪਰੀਤਿ॥ਨਾਨਕਦੁਰਮਤਿਛੁਟਿਗ
ਈਪਾਰਬ੍ਰਹਮਬਸੇਚੀਤਿ॥੨॥ਸਲੋਕੁ॥ ॥ਤੀਨਿਬਿਆਪਹਿਜਗਤਕਉਤੁਰੀਆ
ਪਾਵੈਕੋਇ॥ਨਾਨਕਸੰਤਨਿਰਮਲਭਏਜਿਨਮਨਿਵਸਿਆਸੋਇ॥੩॥ਪਉੜੀ॥
ਤ੍ਰਿਤੀਆਤ੍ਰੈਗੁਣਬਿਖੈਫਲਕਬਉਤਮਕਬਨੀਚੁ॥ਨਰਕਸੁਰਗਭ੍ਰਮਤਉਘਣੋਸਦਾਸੰ
ਘਾਰੈਮੀਚੁ॥ਹਰਖਸੋਗਸਹਸਾਸੰਸਾਰੁਹਉਹਉਕਰਤਬਿਹਾਇ॥ਜਿਨਿਕੀਏਤਿਸਹਿਨਜ
ਾਣਨੀਚਿਤਵਹਿਅਨਿਕਉਪਾਇ॥ਆਧਿਬਿਆਧਿਉਪਾਧਿਰਸਕਬਹੁਨਤੂਟੈਤਾਪ॥ਪਾਰਬ
੍ਰਹਮਪੂਰਨਧਨੀਨਹਬੂਝੈਪਰਤਾਪ॥ਮੋਹਭਰਮਬੂਡਤਘਣੋਮਹਾਨਰਕਮਹਿਵਾਸ॥ਕਰਿ
ਕਿਰਪਾਪ੍ਰਭਰਾਖਿਲੇਹੁਨਾਨਕਤੇਰੀਆਸ॥੩॥ਸਲੋਕੁ॥ ॥ਚਤੁਰਸਿਆਣਾਸੁਘ
ੜੁਸੋਇਜਿਨਿਤਜਿਆਅਭਿਮਾਨੁ॥ਚਾਰਿਪਦਾਰਥਅਸਟਸਿਧਿਭਜੁਨਾਨਕਹਰਿਨਾਮੁ॥੪॥
ਪਉੜੀ॥ ॥ਚਤੁਰਥਿਚਾਰੇਬੇਦਸੁਣਿਸੋਧਿਓਤਤੁਬੀਚਾਰੁ॥ਸਰਬਖੇਮਕਲਿਆਣ
ਨਿਧਿਰਾਮਨਾਮੁਜਪਿਸਾਰੁ॥ਨਰਕਨਿਵਾਰੈਦੁਖਹਰੈਤੂਟਹਿਅਨਿਕਕਲੇਸ॥ਮੀਚੁਹੁਟੈਜ
ਮਤੇਛੁਟੈਹਰਿਕੀਰਤਨਪਰਵੇਸ॥ਭਉਬਿਨਸੈਅੰਮ੍ਰਿਤੁਰਸੈਰੰਗਿਰਤੇਨਿਰੰਕਾਰ॥ਦੁਖਦਾ
ਰਿਦਅਪਵਿਤ੍ਰਤਾਨਾਸਹਿਨਾਮਅਧਾਰ॥ਸੁਰਿਨਰਮੁਨਿਜਨਖੋਜਤੇਸੁਖਸਾਗਰਗੋਪ
ਾਲ॥ਮਨੁਨਿਰਮਲੁਮੁਖੁਊਜਲਾਹੋਇਨਾਨਕਸਾਧਰਵਾਲ॥੪॥ਸਲੋਕੁ॥ ॥ਪੰਚ
ਬਿਕਾਰਮਨਮਹਿਬਸੇਰਾਚੇਮਾਇਆਸੰਗਿ॥ਸਾਧਸੰਗਿਹੋਇਨਿਰਮਲਾਨਾਨਕਪ੍ਰਭਕੈ
ਰੰਗਿ॥੫॥ਪਉੜੀ॥ ॥ਪੰਚਮਿਪੰਚਪ੍ਰਧਾਨਤੇਜਿਹਜਾਨਿਓਪਰਪੰਚੁ॥ਕੁਸਮਬਾਸ
ਬਹੁਰੰਗੁਘਣੋਸਭਮਿਥਿਆਬਲਬੰਚੁ॥ਨਹਜਾਪੈਨਹਬੂਝੀਐਨਹਕਛੁਕਰਤਬੀਚਾ
ਰੁ॥ਸੁਆਦਮੋਹਰਸਬੇਧਿਓਅਗਿਆਨਿਰਚਿਓਸੰਸਾਰੁ॥ਜਨਮਮਰਣਬਹੁਜੋਨਿਭ੍ਰਮ
ਣਕੀਨੇਕਰਮਅਨੇਕ॥ਰਚਨਹਾਰੁਨਹਸਿਮਰਿਓਮਨਿਨਬੀਚਾਰਿਬਿਬੇਕ॥ਭਾਉਭਗ
ਤਿਭਗਵਾਨਸੰਗਿਮਾਇਆਲਿਪਤਨਰੰਚ॥ਨਾਨਕਬਿਰਲੇਪਾਈਅਹਿਜੋਨਰਚ
ਹਿਪਰਪੰਚ॥੫॥ਸਲੋਕੁ॥ ॥ਖਟਸਾਸਤ੍ਰਊਚੌਕਹਹਿਅੰਤੁਨਪਾਰਾਵਾਰ॥ਭਗਤ
ਸੋਹਹਿਗੁਣਗਾਵਤੇਨਾਨਕਪ੍ਰਭਕੈਦੁਆਰ॥੬॥ਪਉੜੀ॥ ॥ਖਸਟਮਿਖਟਸਾ

ਬੇਦਕਹਹਿਸਿੰਮ੍ਰਿਤਿਕਥਹਿਅਨੇਕਾ॥ਊਤਮੁਊਚੌਪਾਰਬ੍ਰਹਮੁਗੁਣਅੰਤੁਨਜਾਣਹਿਸੇਖ
॥ਨਾਰਦਮੁਨਿਜਨਸੁਕਬਿਆਸਜਸੁਗਾਵਤਗੋਬਿੰਦ॥ਰਸਗੀਧੇਹਰਿਸਿਉਬੀਧੇਭਗ
ਤਰਚੇਭਗਵੰਤ॥ਮੋਹਮਾਨਭ੍ਰਮੁਬਿਨਸਿਓਪਾਈਸਰਨਿਦਇਆਲ॥ਚਰਨਕਮਲਮਨਿ
ਤਨਿਬਸੇਦਰਸਨੁਦੇਖਿਨਿਹਾਲ॥ਲਾਭੁਮਿਲੈਤੋਟਾਹਿਰੈਸਾਧਸੰਗਿਲਿਵਲਾਇ॥
ਖਾਟਿਖਜਾਨਾਗੁਣਨਿਧਿਹਰੇਨਾਨਕਨਾਮੁਧਿਆਇ॥੬॥ਸਲੋਕੁ॥ ॥ਸੰਤਮੰਡਲ
ਹਰਿਜਸੁਕਥਹਿਬੋਲਹਿਸਤਿਸੁਭਾਇ॥ਨਾਨਕਮਨੁਸੰਤੋਖੀਐਏਕਸੁਸਿਉਲਿਵਲਾ
ਇ॥੭॥ਪਉੜੀ॥ ॥ਸਪਤਮਿਸੰਚਹੁਨਾਮਧਨੁਟੂਟਿਨਜਾਹਿਭੰਡਾਰ॥ਸੰਤਸੰਗਤਿਮ
ਹਿਪਾਈਐਅੰਤੁਨਪਾਰਾਵਾਰ॥ਆਪੁਤਜਹੁਗੋਬਿੰਦਭਜਹੁਸਰਨਿਪਰਹੁਹਰਿਰਾਇ॥
ਦੂਖਹਰੈਭਵਜਲੁਤਰੈਮਨਚਿੰਦਿਆਫਲੁਪਾਇ॥ਆਠਪਹਰਮਨਿਹਰਿਜਪੈਸਫਲੁ
ਜਨਮੁਪਰਵਾਣੁ॥ਅੰਤਰਿਬਾਹਰਿਸਦਾਸੰਗਿਕਰਨੈਹਾਰੁਪਛਾਣੁ॥ਸੋਸਾਜਨੁਸੋਸਖਾ
ਮੀਤੁਜੋਹਰਿਕੀਮਤਿਦੇਇ॥ਨਾਨਕਤਿਸੁਬਲਿਹਾਰਣੈਹਰਿਹਰਿਨਾਮੁਜਪੇਇ॥੭॥ਸ
ਲੋਕੁ॥ ॥ਆਠਪਹਰਗੁਨਗਾਈਅਹਿਤਜੀਅਹਿਅਵਰਿਜੰਜਾਲ॥ਜਮਕੰਕਰੁਜੋ
ਹਿਨਸਕਈਨਾਨਕਪ੍ਰਭੂਦਇਆਲ॥੮॥ਪਉੜੀ॥ ॥ਅਸਟਮੀਅਸਟਸਿਧਿਨ
ਵਨਿਧਿ॥ਸਗਲਪਦਾਰਥਪੂਰਨਬੁਧਿ॥ਕਵਲਪ੍ਰਗਾਸਸਦਾਆਨੰਦ॥ਨਿਰਮਲਰੀਤਿ
ਨਿਰੋਧਰਮੰਤ॥ਸਗਲਧਰਮਪਵਿਤ੍ਰਇਸਨਾਨੁ॥ਸਭਮਹਿਊਚਬਿਸੇਖਗਿਆਨੁ॥ਹ
ਰਿਹਰਿਭਜਨੁਪੂਰੇਗੁਰਸੰਗਿ॥ਜਪਿਤਰੀਐਨਾਨਕਨਾਮਹਰਿਰੰਗਿ॥੮॥ਸਲੋਕੁ॥
ਨਾਰਾਇਣੁਨਹਸਿਮਰਿਓਮੋਹਿਓਸੁਆਦਬਿਕਾਰ॥ਨਾਨਕਨਾਮਿਬਿਸਾਰਿਐਨਰਕ
ਸੁਰਗਅਵਤਾਰ॥੯॥ਪਉੜੀ॥ ॥ਨਉਮੀਨਵੇਛਿਦ੍ਰਅਪਵੀਤ॥ਹਰਿਨਾਮੁਨ
ਜਪਹਿਕਰਤਬਿਪਰੀਤਿ॥ਪਰਤ੍ਰਿਅਰਮਹਿਬਕਹਿਸਾਧਨਿੰਦ॥ਕਰਨਨਸੁਨਹੀਹਰਿ
ਜਸੁਬਿੰਦ॥ਹਿਰਹਿਪਰਦਰਬੁਉਦਰਕੈਤਾਈ॥ਅਗਨਿਨਨਿਵਰੈਤ੍ਰਿਸਨਾਬੁਝਈ
ਹਰਿਸੇਵਾਬਿਨੁਏਹਫਲਲਾਗੇ॥ਨਾਨਕਪ੍ਰਭਬਿਸਰਤਮਰਿਜਮਹਿਅਭਾਗੇ॥੯॥ਸ
ਲੋਕੁ॥ ॥ਦਸਦਿਸਖੋਜਤਮੈਫਿਰਿਓਜਤਦੇਖਉਤਤਸੋਇ॥ਮਨੁਬਸਿਆਵੈ
ਨਾਨਕਾਜੇਪੂਰਨਕਿਰਪਾਹੋਇ॥੧੦॥ਪਉੜੀ॥ ॥ਦਸਮੀਦਸਦੁਆਰਬਸਿਕੀ

ਨੇ॥ਮਨਿਸੰਤੋਖੁਨਾਮਜਪਿਲੀਨੇ॥ਕਰਨੀਸੁਨੀਐਜਸੁਗੋਪਾਲ॥ਨੈਨੀਪੇਖਤਸਾਧਦ
ਇਆਲ॥ਰਸਨਾਗੁਨਗਾਵੈਬੇਅੰਤ॥ਮਨਮਹਿਚਿਤਵੈਪੂਰਨਭਗਵੰਤ॥ਹਸਤ
ਚਰਨਸੰਤਟਹਲਕਮਾਈਐ॥ਨਾਨਕਇਹੁਸੰਜਮੁਪ੍ਰਭਕਿਰਪਾਪਾਈਐ॥੧੦॥
ਸਲੋਕੁ॥ ॥ਏਕੋਏਕੁਬਖਾਨੀਐਬਿਰਲਾਜਾਣੈਸ੍ਵਾਦੁ॥ਗੁਣਗੋਬਿੰਦਨਜਾ
ਣੀਐਨਾਨਕਸਭੁਬਿਸਮਾਦੁ॥੧੧॥ਪਉੜੀ॥ ॥ਏਕਾਦਸੀਨਿਕਟਿਪੇਖਹੁਹ
ਰਿਰਾਮੁ॥ਇੰਦ੍ਰੀਬਸਿਕਰਿਸੁਣਹੁਹਰਿਨਾਮੁ॥ਮਨਿਸੰਤੋਖੁਸਰਬਜੀਅਦਇਆ॥
ਇਨਿਬਿਧਿਬਰਤੁਸੰਪੂਰਨਭਇਆ॥ਧਾਵਤਮਨੁਰਾਖੈਇਕਠਾਇ॥ਮਨੁਤਨੁਸੁਧੁਜ
ਪਤਹਰਿਨਾਇ॥ਸਭਮਹਿਪੂਰਿਰਹੇਪਾਰਬ੍ਰਹਮ॥ਨਾਨਕਹਰਿਕੀਰਤਨੁਕਰਿਅਟ
ਲਏਹੁਧਰਮ॥੧੧॥ਸਲੋਕੁ॥ ॥ਦੁਰਮਤਿਹਰੀਸੇਵਾਕਰੀਭੇਟੇਸਾਧਕ੍ਰਿਪਾ
ਲ॥ਨਾਨਕਪ੍ਰਭਸਿਉਮਿਲਿਰਹੇਬਿਨਸੇਸਗਲਜੰਜਾਲ॥੧੨॥ਪਉੜੀ॥
ਦੁਆਦਸੀਦਾਨੁਨਾਮੁਇਸਨਾਨੁ॥ਹਰਿਕੀਭਗਤਿਕਰਹੁਤਜਿਮਾਨੁ॥ਹਰਿਅੰਮ੍ਰਿਤਪ
ਨਕਰਹੁਸਾਧਸੰਗਿ॥ਮਨਤ੍ਰਿਪਤਾਸੈਕੀਰਤਨਪ੍ਰਭਰੰਗਿ॥ਕੋਮਲਬਾਣੀਸਭਕਉ
ਸੰਤੋਖੈ॥ਪੰਚਭੂਆਤਮਾਹਰਿਨਾਮਰਸਿਪੋਖੈ॥ਗੁਰਪੂਰੇਤੇਏਹਨਿਹਚਉਪਾਈਐ॥
ਨਾਨਕਰਾਮਰਮਤਫਿਰਿਜੋਨਿਨਆਈਐ॥੧੨॥ਸਲੋਕੁ॥ ॥ਤੀਨਿਗੁਣਾਮਹਿ
ਬਿਆਪਿਆਪੂਰਨਹੋਤਨਕਾਮ॥ਪਤਿਤਉਧਾਰਣੁਮਨਿਬਸੈਨਾਨਕਛੂਟੈਨਾਮ॥੧੩
॥ਪਉੜੀ॥ ॥ਤ੍ਰਉਦਸੀਤੀਨਿਤਾਪਸੰਸਾਰ॥ਆਵਤਜਾਤਨਰਕਅਵਤਾਰ॥ਹਰਿ
ਹਰਿਭਜਨੁਨਮਨਮਹਿਆਇਓ॥ਸੁਖਸਾਗਰਪ੍ਰਭੁਨਿਮਖਨਗਾਇਓ॥ਹਰਖਸੋਗ
ਕਾਦੇਹਕਰਿਬਾਧਿਓ॥ਦੀਰਘਰੋਗੁਮਾਇਆਆਸਾਧਿਓ॥ਦਿਨਹਿਬਿਕਾਰਕਰਤ
ਸ੍ਰਮੁਪਾਇਓ॥ਨੈਨੀਨੀਦਸੁਪਨਬਰੜਾਇਓ॥ਹਰਿਬਿਸਰਤਹੋਵਤਏਹਹਾਲ॥
ਸਰਨਿਨਾਨਕਪ੍ਰਭਪੁਰਖਦਇਆਲ॥੧੩॥ਸਲੋਕੁ॥ ॥ਚਾਰਿਕੁੰਟਚਉਦਹ
ਭਵਨਸਗਲਬਿਆਪਤਰਾਮ॥ਨਾਨਕਊਨਨਦੇਖੀਐਪੂਰਨਤਾਕੇਕਾਮ॥੧੪॥ਪ
ਉੜੀ॥ ॥ਚਉਦਹਿਚਾਰਿਕੁੰਟਪ੍ਰਭਆਪ॥ਸਗਲਭਵਨਪੂਰਨਪਰਤਾਪ॥ਦ
ਸੇਦਿਸਾਰਵਿਆਪ੍ਰਭੁਏਕੁ॥ਧਰਨਿਅਕਾਸਸਭਮਹਿਪ੍ਰਭਪੇਖੁ॥ਜਲਥਲਬਨ

ਪਰਬਤਪਾਤਾਲ॥ਪਰਮੇਸੁਰਤਹਬਸਹਿਦਇਆਲ॥ਸੂਖਮਅਸਥੂਲਸਗਲ
ਭਗਵਾਨ॥ਨਾਨਕਗੁਰਮੁਖਿਬ੍ਰਹਮੁਪਛਾਨ॥੧੪॥ਸਲੋਕੁ॥ ॥ਆਤਮੁਜੀਤ
ਗੁਰਮਤੀਗੁਣਗਾਏਗੋਬਿੰਦ॥ਸੰਤਪ੍ਰਸਾਦੀਭੈਮਿਟੇਨਾਨਕਬਿਨਸੀਚਿੰਦ॥੧੫॥
ਪਉੜੀ॥ ॥ਅਮਾਵਸਆਤਮਸੁਖੀਭਏਸੰਤੋਖੁਦੀਆਗੁਰਦੇਵ॥ਮਨੁਤਨੁਸੀ
ਤਲੁਸਾਂਤਿਸਹਜਲਾਗਾਪ੍ਰਭਕੀਸੇਵ॥ਟੂਟੇਬੰਧਨਬਹੁਬਿਕਾਰਸਫਲਪੂਰਨ
ਤਾਕੇਕਾਮ॥ਦੁਰਮਤਿਮਿਟੀਹਉਮੈਛੁਟੀਸਿਮਰਤਹਰਿਕੋਨਾਮ॥ਸਰਨਿਗਹੀਪਾਰ
ਬ੍ਰਹਮਕੀਮਿਟਿਆਆਵਾਗਵਨ॥ਆਪਿਤਰਿਆਕੁਟੰਬਸਿਉਗੁਣਗੁਬਿੰਦ
ਪ੍ਰਭਰਵਨ॥ਹਰਿਕੀਟਹਲਕਮਾਵਣੀਜਪੀਐਪ੍ਰਭਕਾਨਾਮੁ॥ਗੁਰਪੂਰੇਤੇਪਾਇ
ਆਨਾਨਕਸੁਖਬਿਸ੍ਰਾਮੁ॥੧੫॥ਸਲੋਕੁ॥ ॥ਪੂਰਨੁਕਬਹੁਨਡੋਲਤਾਪੂਰਾਕੀ
ਆਪ੍ਰਭਆਪਿ॥ਦਿਨੁਦਿਨੁਚੜੈਸਵਾਇਆਨਾਨਕਹੋਤਨਘਾਟਿ॥੧੬॥ਪਉੜੀ
॥ਪੂਰਨਮਾਪੂਰਨਪ੍ਰਭਏਕੁਕਰਣਕਾਰਣਸਮਰਥੁ॥ਜੀਅਜੰਤਦਇਆਲਪੁਰਖੁ
ਸਭਊਪਰਿਜਾਕਾਹਥੁ॥ਗੁਣਨਿਧਾਨਗੋਬਿੰਦਗੁਰਕੀਆਜਾਕਾਹੋਇ॥ਅੰਤਰ
ਜਾਮੀਪ੍ਰਭੁਸੁਜਾਨੁਅਲਖਨਿਰੰਜਨਸੋਇ॥ਪਾਰਬ੍ਰਹਮੁਪਰਮੇਸਰੋਸਭਬਿਧਿ
ਨਣਹਾਰ॥ਸੰਤਸਹਾਈਸਰਨਿਜੋਗੁਆਠਪਹਰਨਮਸਕਾਰ॥ਅਕਥਕਥਾਨਹ
ਬੂਝੀਐਸਿਮਰਹੁਹਰਿਕੇਚਰਨ॥ਪਤਿਤਉਧਾਰਨਅਨਾਥਨਾਥਨਾਨਕਪ੍ਰਭਕੀ
ਸਰਨ॥੧੬॥ਸਲੋਕੁ॥ ॥ਦੁਖਬਿਨਸੇਸਹਸਾਗਇਓਸਰਨਿਗਹੀਹਰਿਰਾ
ਇ॥ਮਨਿਚਿੰਦੇਫਲਪਾਇਆਨਾਨਕਹਰਿਗੁਨਗਾਇ॥੧੭॥ਪਉੜੀ॥
ਕੋਈਗਾਵੈਕੋਸੁਣੈਕੋਈਕਰੈਬੀਚਾਰੁ॥ਕੋਉਪਦੇਸੈਕੋਦ੍ਰਿੜੈਤਿਸਕਾਹੋਇਉਧ
ਰੁ॥ਕਿਲਬਿਖਕਾਟੈਹੋਇਨਿਰਮਲਾਜਨਮਜਨਮਮਲੁਜਾਇ॥ਹਲਤਿਪਲ
ਤਿਮੁਖੁਊਜਲਾਨਹਪੋਹੈਤਿਸੁਮਾਇ॥ਸੋਸੁਰਤਾਸੋਬੈਸਨੋਸੋਗਿਆਨੀਧਨ
ਵੰਤੁ॥ਸੋਸੂਰਾਕੁਲਵੰਤੁਸੋਇਜਿਨਿਭਜਿਆਭਗਵੰਤੁ॥ਖਤ੍ਰੀਬ੍ਰਾਹਮਣੁ
ਸੂਦੁਬੈਸੁਉਧਰੈਸਿਮਰਿਚੰਡਾਲ॥ਜਿਨਿਜਾਨਿਓਪ੍ਰਭੁਆਪਨਾਨਾਨਕਤਿਸ
ਹਿਰਵਾਲ॥੧੭॥

ਗਉੜੀਕੀਵਾਰਮਹਲਾ੪ ੧ੴਸਤਿਗੁਰਪ੍ਰਸਾਦਿ॥
ਸਲੋਕਮ:੪ ॥ਸਤਿਗੁਰੁਪੁਰਖੁਦਇਆਲੁਹੈਜਿਸਨੋਸਮਤੁਸਭੁਕੋਇ॥ਏਕਦ੍ਰਿਸਟਿਕ
ਰਿਦੇਖਦਾਮਨਭਾਵਨੀਤੇਸਿਧਿਹੋਇ॥ਸਤਿਗੁਰਵਿਚਿਅੰਮ੍ਰਿਤੁਹੈਹਰਿਉਤਮੁਹਰਿਪਦੁਸੋਇ॥
ਨਾਨਕਕਿਰਪਾਤੇਹਰਿਧਿਆਈਐਗੁਰਮੁਖਿਪਾਵੈਕੋਇ॥੧॥ਮ:੪ ॥ਹਉਮੈਮਾਇਆਸਭ
ਬਿਖੁਹੈਨਿਤਜਗਿਤੋਟਾਸੰਸਾਰਿ॥ਲਾਹਾਹਰਿਧਨੁਖਟਿਆਗੁਰਮੁਖਿਸਬਦੁਵੀਚਾਰਿ॥ਹਉ
ਮੈਮੈਲੁਬਿਖੁਉਤਰੈਹਰਿਅੰਮ੍ਰਿਤੁਹਰਿਉਰਧਾਰਿ॥ਸਭਿਕਾਰਜਤਿਨਕੇਸਿਧਿਹਹਿਜਿਨਗੁ
ਰਮੁਖਿਕਿਰਪਾਧਾਰਿ॥ਨਾਨਕਜੋਧੁਰਿਮਿਲੇਸੇਮਿਲਿਰਹੇਹਰਿਮੇਲੇਸਿਰਜਣਹਾਰਿ॥੨॥
ਪਉੜੀ॥ ॥ਤੂਸਚਾਸਾਹਿਬੁਸਚੁਹੈਸਚੁਸਚਾਗੋਸਾਈ॥ਤੁਧੁਨੋਸਭਧਿਆਇਦੀਸਭਲ
ਗੈਤੇਰੀਪਾਈ॥ਤੇਰੀਸਿਫਤਿਸੁਆਲਿਓਸਰੂਪਹੈਜਿਨਿਕੀਤੀਤਿਸੁਪਾਰਿਲਘਾਈ॥ਗੁਰਮੁ
ਖਾਨੋਫਲੁਪਾਇਦਾਸਚਿਨਾਮਿਸਮਾਈ॥ਵਡੇਮੇਰੇਸਾਹਿਬਾਵਡੀਤੇਰੀਵਡਿਆਈ॥੧॥
ਸਲੋਕਮ:੪ ॥ਵਿਣੁਨਾਵੈਹੋਰੁਸਲਾਹਣਾਸਭੁਬੋਲਣੁਫਿਕਾਸਾਦੁ॥ਮਨਮੁਖਅ
ਹੰਕਾਰੁਸਲਾਹਦੇਹਉਮੈਮਮਤਾਵਾਦੁ॥ਜਿਨਸਾਲਾਹਨਿਸੇਮਰਹਿਖਪਿਜਾਵੈਸਭੁਅਪ
ਵਾਦੁ॥ਜਨਨਾਨਕਗੁਰਮੁਖਿਉਬਰੇਜਪਿਹਰਿਹਰਿਪਰਮਾਨਾਦੁ॥੧॥ਮ:੪ ॥ਸਤਿਗੁਰਹ
ਰਿਪ੍ਰਭੁਦਸਿਨਾਮੁਧਿਆਈਮਨਿਹਰੀ॥ਨਾਨਕਨਾਮੁਪਵਿਤੁਹਰਿਮੁਖਿਬੋਲੀਸਭਿਦੁਖਪਰ
ਹਰੀ॥੨॥ਪਉੜੀ॥ ॥ਤੂਆਪੇਆਪਿਨਿਰੰਕਾਰੁਹੈਨਿਰੰਜਨਹਰਿਰਾਇਆ॥ਜਿਨੀ
ਤੂਇਕਮਨਿਸਚੁਧਿਆਇਆਤਿਨਕਾਸਭੁਦੁਖੁਗਵਾਇਆ॥ਤੇਰਾਸਰੀਕੁਕੋਨਾਹੀਜਿਸ
ਨੋਲਵੈਲਾਇਸੁਣਾਇਆ॥ਤੁਧੁਜੇਵਡੁਦਾਤਾਤੂਹੈਨਿਰੰਜਨਾਤੂਹੈਸਚੁਮੇਰੈਮਨਿਭਾਇ
ਆ॥ਸਚੇਮੇਰੇਸਾਹਿਬਾਸਚੇਸਚੁਨਾਇਆ॥੨॥ਸਲੋਕਮ:੪ ॥ਮਨਅੰਤਰਿਹਉ
ਮੈਰੋਗੁਹੈਭ੍ਰਮਿਭੂਲੇਮਨਮੁਖਦੁਰਜਨਾ॥ਨਾਨਕਰੋਗੁਗਵਾਇਮਿਲਿਸਤਿਗੁਰਸਾਧੂਸਜ
ਣਾ॥੧॥ਮ:੪॥ਮਨੁਤਨੁਰਤਾਰੰਗਸਿਉਗੁਰਮੁਖਿਹਰਿਗੁਣਤਾਸੁ॥ਜਨਨਾਨਕਹਰਿਸਰਣ
ਗਤੀਹਰਿਮੇਲੇਗੁਰਸਾਬਾਸਿ॥੨॥ਪਉੜੀ॥ ॥ਤੂਕਰਤਾਪੁਰਖੁਅਗੰਮੁਹੈਕਿਸੁਨਾ
ਲਿਤੂਵੜੀਐ॥ਤੁਧੁਜੇਵਡੁਹੋਇਸੁਆਖੀਐਤੁਧੁਜੇਹਾਤੂਹੈਪੜੀਐ॥ਤੂਘਟਿਘਟਿ
ਇਕੁਵਰਤਦਾਗੁਰਮੁਖਿਪਰਗੜੀਐ॥ਤੂਸਚਾਸਭਸਦਾਖਸਮੁਹੈਸਭਦੂਤੂਚੜੀਐ॥

ਤੂਕਰਹਿਸੁਸਚੇਹੋਇਸੀਤਾਕਾਇਤੁਕੜੀਐ॥੩॥ਸਲੋਕਮਃ੪॥ਮੈਮਨਿਤਨਿਪ੍ਰੇਮੁ
ਪਿਰੰਮਕਾਅਠੇਪਹਰਲਗੰਨਿ॥ਜਨਨਾਨਕਕਿਰਪਾਧਾਰਿਪ੍ਰਭਸਤਿਗੁਰਸੁਖਿਵਸੰਨਿ॥੧॥
ਮਃ੪॥ਜਿਨਅੰਦਰਿਪ੍ਰੀਤਿਪਿਰੰਮਕੀਜਿਉਬੋਲਨਿਤਿਵੈਸੋਹੰਨਿ॥ਨਾਨਕਹਰਿਆਪੇਜਾ
ਣਦਾਜਿਨਿਲਾਈਪ੍ਰੀਤਿਪਿਰੰਨਿ॥੨॥ਪਉੜੀ॥ਤੂਕਰਤਾਆਪਿਅਭੁਲੁਹੈਭੁਲ
ਣਵਿਚਿਨਾਹੀ॥ਤੂਕਰਹਿਸੁਸਚੇਭਲਾਹੈਗੁਰਸਬਦਿਬੁਝਾਹੀ॥ਤੂਕਰਣਕਾਰਣਸਮਰ
ਥੁਹੈਦੂਜਾਕੋਨਾਹੀ॥ਤੂਸਾਹਿਬੁਅਗਮੁਦਇਆਲੁਹੈਸਭਿਤੁਧੁਧਿਆਹੀ॥ਸਭਿਜੀਅ
ਤੇਰੇਤੂਸਭਸਦਾਤੂਸਭਛਡਾਹੀ॥੪॥ਸਲੋਕਮਃ੪॥ਸੁਣਿਸਾਜਨਪ੍ਰੇਮਸੰਦੇਸਰਾਅ
ਖੀਤਾਰਲਗੰਨਿ॥ਗੁਰਿਤੁਠੈਸਜਣੁਮੇਲਿਆਜਨਨਾਨਕਸੁਖਿਸਵੰਨਿ॥੧॥ਮਃ੪॥ਸਤਿ
ਗੁਰੁਦਾਤਾਦਇਆਲੁਹੈਜਿਸਨੋਦਇਆਸਦਾਹੋਇ॥ਸਤਿਗੁਰੁਅੰਦਰਹੁਨਿਰਵੈਰੁਹੈਸਭੁ
ਦੇਖੈਬ੍ਰਹਮੁਇਕੁਸੋਇ॥ਨਿਰਵੈਰਾਨਾਲਿਜਿਵੈਰੁਚਲਾਇਦੇਤਿਨਾਵਿਚਹੁਤਿਸਟਿਆ
ਨਕੋਇ॥ਸਤਿਗੁਰੁਸਭਨਾਦਾਭਲਾਮਨਾਇਦਾਤਿਸਦਾਬੁਰਾਕਿਉਹੋਇ॥ਸਤਿਗੁਰਨੋ
ਜੇਹਾਕੋਇਛਦਾਤੇਹਾਫਲੁਪਾਏਕੋਇ॥ਨਾਨਕਕਰਤਾਸਭੁਕਿਛੁਜਾਣਦਾਜਿਦੂਕਿਛੁਗੁ
ਝਾਨਹੋਇ॥੨॥ਪਉੜੀ॥ਜਿਸਨੋਸਾਹਿਬੁਵਡਾਕਰੇਸੋਈਵਡਜਾਣੀ॥ਜਿਸੁਸਾ
ਹਿਬਭਾਵੈਤਿਸੁਬਖਸਿਲਏਸੋਸਾਹਿਬਮਨਿਭਾਣੀ॥ਜੇਕੋਓਸਦੀਰੀਸਕਰੇਸੋਮੂੜਅਜਾ
ਣੀ॥ਜਿਸਨੋਸਤਿਗੁਰੁਮੇਲੇਸੁਗੁਣਰਵੈਗੁਣਆਖਿਵਖਾਣੀ॥ਨਾਨਕਸਚਾਸਚੁਹੈਬੁ
ਝਿਸਚਿਸਮਾਣੀ॥੫॥ਸਲੋਕਮਃ੪॥ਹਰਿਸਤਿਨਿਰੰਜਨਅਮਰੁਹੈਨਿਰਭਉਨਿਰ
ਵੈਰੁਨਿਰੰਕਾਰੁ॥ਜਿਨਜਪਿਆਇਕਮਨਿਇਕਚਿਤਿਤਿਨਲਥਾਹਉਮੈਭਾਰੁ॥ਜਿਨਗੁਰ
ਮੁਖਿਹਰਿਆਰਾਧਿਆਤਿਨਸੰਤਜਨਾਜੈਕਾਰੁ॥ਕੋਈਨਿੰਦਾਕਰੇਪੂਰੇਸਤਿਗੁਰੂਕੀਤਿਸਨੋ
ਫਿਟੁਫਿਟੁਕਹੈਸਭੁਸੰਸਾਰੁ॥ਸਤਿਗੁਰਵਿਚਿਆਪਿਵਰਤਦਾਹਰਿਆਪੇਰਖਣਹਾਰੁ॥ਧ
ਨੁਧੰਨੁਗੁਰੂਗੁਣਗਾਵਦਾਤਿਸਨੋਸਦਾਸਦਾਨਮਸਕਾਰੁ॥ਜਨਨਾਨਕਤਿਨਕਉਵਾਰਿਆ
ਜਿਨਜਪਿਆਸਿਰਜਣਹਾਰੁ॥੧॥ਮਃ੪॥ਆਪੇਧਰਤੀਸਾਜੀਅਨੁਆਪੇਆਕਾਸੁ॥
ਵਿਚਿਆਪੇਜੰਤਉਪਾਇਅਨੁਮੁਖਿਆਪੇਦੇਇਗਿਰਾਸੁ॥ਸਭੁਆਪੇਆਪਿਵਰਤਦਾਆ
ਪੇਹੀਗੁਣਤਾਸੁ॥ਜਨਨਾਨਕਨਾਮੁਧਿਆਇਤੂਸਭਿਕਿਲਵਿਖਕਟੇਤਾਸੁ॥੨॥ਪਉੜੀ॥

॥ਤੂਸਚਾਸਾਹਿਬੁਸਚੁਹੈਸਚੁਸਚੇਭਾਵੈ॥ਜੋਤੁਧੁਸਚੁਸਲਾਹਦੇਤਿਨਜਮਕੰਕਰੁਨੇੜਿਨ
ਆਵੈ॥ਤਿਨਕੇਮੁਖਦਰਿਉਜਲੇਜਿਨਹਰਿਹਿਰਦੈਸਚਾਭਾਵੈ॥ਕੂੜਿਆਰਪਿਛਾਹਾਸ
ਟੀਅਨਿਕੂੜੁਹਿਰਦੈਕਪਟੁਮਹਾਦੁਖੁਪਾਵੈ॥ਮੁਹਕਾਲੇਕੂੜਿਆਰੀਆਕੂੜਿਆਰਕੂ
ੜੋਹੋਇਜਾਵੈ॥੬॥ਸਲੋਕਮਃ੪॥ਸਤਿਗੁਰੁਧਰਤੀਧਰਮਹੈਤਿਸੁਵਿਚਿਜੇਹਾਕੋ
ਬੀਜੇਤੇਹਾਫਲੁਪਾਏ॥ਗੁਰਸਿਖੀਅੰਮ੍ਰਿਤੁਬੀਜਿਆਤਿਨਅੰਮ੍ਰਿਤਫਲੁਹਰਿਪਾਏ॥ਓ
ਨਾਹਲਤਿਪਲਤਿਮੁਖਉਜਲੇਓਇਹਰਿਦਰਗਹਸਚੀਪੈਨਾਏ॥ਇਕਨਾਅੰਦਰਿਖੋਟੁ
ਨਿਤਖੋਟੁਕਮਾਵਹਿਓਹੁਜੇਹਾਬੀਜੇਤੇਹਾਫਲੁਖਾਏ॥ਜਾਸਤਿਗੁਰੁਸਰਾਫੁਨਦਰਿਕਰਿਦੇਖੈ
ਸੁਆਵਗੀਰਸਭਿਉਘੜਿਆਏ॥ਓਇਜੇਹਾਚਿਤਵਹਿਨਿਤਤੇਹਾਪਾਇਨਿਓਇਤੇਹੋਜੇ
ਹੇਦਯਿਵਜਾਏ॥ਨਾਨਕਦੁਹੀਸਿਰੀਖਸਮੁਆਪੇਵਰਤੈਨਿਤਕਰਿਕਰਿਦੇਖੈਚਲਤਸਬਾਏ॥੧॥
ਮਃ੪॥ਇਕੁਮਨੁਇਕੁਵਰਤਦਾਜਿਤੁਲਗੈਸੋਥਾਇਪਾਇ॥ਕੋਈਗਲਾਕਰੇਘਨੇਰੀਆ
ਜਿਘਰਿਵਥੁਹੋਵੈਸਾਈਖਾਇ॥ਬਿਨੁਸਤਿਗੁਰਸੋਝੀਨਾਪਵੈਅਹੰਕਾਰੁਨਵਿਚਹੁਜਾਇ॥
ਅਹੰਕਾਰੀਆਨੋਦੁਖਭੁਖਹੈਹਥੁਤਡਹਿਘਰਿਘਰਿਮੰਗਾਇ॥ਕੂੜੁਠਗੀਗੁਝੀਨਾਰਹੈ
ਮੁਲੰਮਾਪਾਜੁਲਹਿਜਾਇ॥ਜਿਸੁਹੋਵੈਪੂਰਬਿਲਿਖਿਆਤਿਸੁਸਤਿਗੁਰੁਮਿਲੈਪ੍ਰਭੁਆ
ਇ॥ਜਿਉਲੋਹਾਪਾਰਸਿਭੇਟੀਐਮਿਲਿਸੰਗਤਿਸੁਵਰਨੁਹੋਇਜਾਇ॥ਜਨਨਾਨਕਕੇਪ੍ਰਭ
ਤੂਧਣੀਜਿਉਭਾਵੈਤਿਵੈਚਲਾਇ॥੨॥ਪਉੜੀ॥ਜਿਨਹਰਿਹਿਰਦੈਸੇਵਿਆ
ਤਿਨਹਰਿਆਪਿਮਿਲਾਏ॥ਗੁਣਕੀਸਾਝਿਤਿਨਸਿਉਕਰੀਸਭਿਅਵਗਣਸਬਦਿਜਲਾ
ਏ॥ਅਉਗਣਵਿਕਣਿਪਲਰੀਜਿਸੁਦੇਹਿਸੁਸਚੇਪਾਏ॥ਬਲਿਹਾਰੀਗੁਰਆਪਣੇਜਿ
ਨਿਅਉਗਣਮੇਟਿਗੁਣਪਰਗਟੀਆਏ॥ਵਡੀਵਡਿਆਈਵਡੇਕੀਗੁਰਮੁਖਿਆਲਾਏ
॥੭॥ਸਲੋਕਮਃ੪॥ਸਤਿਗੁਰਵਿਚਿਵਡੀਵਡਿਆਈਜੋਅਨਦਿਨੁਹਰਿਹਰਿਨਾਮੁ
ਧਿਆਵੈ॥ਹਰਿਹਰਿਨਾਮੁਰਮਤਸੁਚਸੰਜਮੁਹਰਿਨਾਮੇਹੀਤ੍ਰਿਪਤਾਵੈ॥ਹਰਿਨਾਮੁਤਾਣੁਹਰਿਨਾ
ਮੁਦੀਬਾਣੁਹਰਿਨਾਮੋਰਖਕਰਾਵੈ॥ਜੋਚਿਤੁਲਾਇਪੂਜੇਗੁਰਮੂਰਤਿਸੋਮਨਇਛੇਫਲਪਾ
ਵੈ॥ਜੋਨਿੰਦਾਕਰੇਸਤਿਗੁਰਪੂਰੇਕੀਤਿਸੁਕਰਤਾਮਾਰਦਿਵਾਵੈ॥ਫੇਰਿਓਹਵੇਲਾਓਸੁਹਥਿ
ਨਆਵੈਓਹੁਆਪਣਾਬੀਜਿਆਆਪੇਖਾਵੈ॥ਨਰਕਿਘੋਰਿਮੁਹਿਕਾਲੈਖੜਿਆਜਿਉ

ਤਸਕਰੁਪਾਇਗਲਾਵੈ॥ਫਿਰਿਸਤਿਗੁਰਕੀਸਰਣੀਪਵੈਤਾਉਬਰੈਜਾਹਰਿਹਰਿਨਾਮੁਧਿਆ
ਵੈ॥ਹਰਿਬਾਤਾਆਖਿਸੁਣਾਏਨਾਨਕੁਹਰਿਕਰਤੇਏਵੈਭਾਵੈ॥੧॥ ਮ:੪ ॥ਪੂਰੇਗੁਰਕਾਹੁਕ
ਮੁਨਮੰਨੈਓਹੁਮਨਮੁਖੁਅਗਿਆਨੁਮੁਠਾਬਿਖੁਮਾਇਆ॥ਓਸੁਅੰਦਰਿਕੂੜੁਕੂੜੋਕਰਿਬੁਝੈਅ
ਣਹੋਦੇਝਗੜੇਦਾਯਿਓਸਦੈਗਲਿਪਾਇਆ॥ਓਹੁਗਲਫਰੇਸੀਕਰੇਬਹੁਤੇਰੀਓਸਦਾਬੋ
ਲਿਆਕਿਸੈਨਭਾਇਆ॥ਓਹੁਘਰਿਘਰਿਹੰਢੈਜਿਉਰੰਨਦੋਹਾਗਣਿਓਸੁਨਾਲਿਮੁਹੁਜੋ
ੜੇਓਸੁਭੀਲਛਣੁਲਾਇਆ॥ਗੁਰਮੁਖਿਹੋਇਸੁਅਲਿਪਤੋਵਰਤੈਓਸਦਾਪਾਸੁਛਡਿ
ਗੁਰਪਾਸਿਬਹਿਜਾਇਆ॥ਜੋਗੁਰੁਗੋਪੇਆਪਣਾਸੁਭਲਾਨਾਹੀਪੰਚਹੁਓਨਿਲਾਹਾਮੂਲੁਸ
ਭੁਗਵਾਇਆ॥ਪਹਿਲਾਆਗਮੁਨਿਗਮੁਨਾਨਕੁਆਖਿਸੁਣਾਏਪੂਰੇਗੁਰਕਾਬਚਨੁਉਪਰਿ
ਆਇਆ॥ਗੁਰਸਿਖਾਵਡਿਆਈਭਾਵੈਗੁਰਪੂਰੇਕੀਮਨਮੁਖਾਓਹਵੇਲਾਹਥਿਨਆਇ
ਆ॥੨॥ਪਉੜੀ॥ ॥ਸਚੁਸਚਾਸਭਦੂਵਡਾਹੈਸੋਲਏਜਿਸੁਸਤਿਗੁਰੁਟਿਕੇ॥ਸੋ
ਸਤਿਗੁਰੁਜਿਸਚੁਧਿਆਇਦਾਸਚੁਸਚਾਸਤਿਗੁਰੁਇਕੇ॥ਸੋਈਸਤਿਗੁਰੁਪੁਰਖੁਹੈਜਿ
ਨਿਪੰਜੇਦੂਤਕੀਤੇਵਸਿਛਿਕੇ॥ਜਿਬਿਨੁਸਤਿਗੁਰਸੇਵੇਆਪੁਗਣਾਇਦੇਤਿਨਅੰਦਰਿ
ਕੂੜੁਫਿਟੁਫਿਟੁਮੁਹਫਿਕੇ॥ਓਇਬੋਲੇਕਿਸੈਨਭਾਵਨੀਮੁਹਕਾਲੇਸਤਿਗੁਰਤੇਚੁਕੇ
॥੮॥ਸਲੋਕਮ:੪ ॥ਹਰਿਪ੍ਰਭਕਾਸਭੁਖੇਤੁਹੈਹਰਿਆਪਿਕਿਰਸਾਣੀਲਾਇਆ॥
ਗੁਰਮੁਖਿਬਖਸਿਜਮਾਈਅਨੁਮਨਮੁਖੀਮੂਲੁਗਵਾਇਆ॥ਸਭੁਕੋਬੀਜੇਆਪਣੇਭਲੇ
ਨੋਹਰਿਭਾਵੈਸੋਖੇਤੁਜਮਾਇਆ॥ਗੁਰਸਿਖੀਹਰਿਅੰਮ੍ਰਿਤੁਬੀਜਿਆਹਰਿਅੰਮ੍ਰਿਤਨਾਮੁ
ਫਲੁਅੰਮ੍ਰਿਤੁਪਾਇਆ॥ਜਮੁਚੂਹਾਕਿਰਸਨਿਤਕੁਰਕਦਾਹਰਿਕਰਤੈਮਾਰਿਕਢਾਇਆ॥
ਕਿਰਸਾਣੀਜੰਮੀਭਾਉਕਰਿਹਰਿਬੋਹਲਬਖਸਜਮਾਇਆ॥ਤਿਨਕਾਕਾੜਾਅੰਦੇਸਾ
ਭੁਲਾਇਓਨੁਜਿਨੀਸਤਿਗੁਰੁਪੁਰਖੁਧਿਆਇਆ॥ਜਨਨਾਨਕਨਾਮੁਅਰਾਧਿਆਆਪਿ
ਤਰਿਆਸਭੁਜਗਤੁਤਰਾਇਆ॥੧॥ਮ:੪॥ਸਾਰਾਦਿਨੁਲਾਲਚਿਅਟਿਆਮਨਮੁਖਿਹੋ
ਰੇਗਲਾ॥ਰਾਤੀਊਘੈਦਬਿਆਨਵੇਸੋਤਸਭਿਢਿਲਾ॥ਮਨਮੁਖਾਦੈਸਿਰਿਜੋਰਾਅਮ
ਰੁਹੈਨਿਤਦੇਵਹਿਭਲਾ॥ਜੋਰਾਦਾਆਖਿਆਪੁਰਖਕਮਾਵਦੇਸੇਅਪਵਿਤਅਮੇਧਖਲਾ॥
ਕਾਮਵਿਆਪੇਕੁਸੁਧਨਰਸੇਜੋਰਾਪੁਛਿਚਲਾ॥ਸਤਿਗੁਰਕੈਆਖਿਐਜੋਚਲੈਸੋਸਤਪੁ

ਰਖੁਭਲਭਲਾ॥ਜੋਰਾਪੁਰਸਸਭਿਆਪਿਉਪਾਇਅਨੁਹਰਿਖੇਲਸਭਿਖਿਲਾ॥ਸਭਤੇ
ਰੀਬਣਤਬਣਾਵਣੀਨਾਨਕਭਲਭਲਾ॥੨॥ਪਉੜੀ॥ ॥ਤੂਵੇਪਰਵਾਹੁਅਥਾਹੁਹੈ
ਅਤੁਲੁਕਿਉਤੁਲੀਐ॥ਸੇਵਡਭਾਗੀਜਿਤੁਧੁਧਿਆਇਦੇਜਿਨਸਤਿਗੁਰੁਮਿਲੀਐ
॥ਸਤਿਗੁਰਕੀਬਾਣੀਸਤਿਸਰੂਪੁਹੈਗੁਰਬਾਣੀਬਣੀਐ॥ਸਤਿਗੁਰਕੀਰੀਸੈਹੋਰਿਕਚੁ
ਪਿਚੁਬੋਲਦੇਸੇਕੂੜਿਆਰਕੂੜੇਝੜਿਪੜੀਐ॥ਓਨਾਅੰਦਰਿਹੋਰੁਮੁਖਿਹੋਰੁਹੈਬਿਖੁਮਾ
ਇਆਨੋਝਖਿਮਰਦੇਕੜੀਐ॥੯॥ਸਲੋਕਮ:੪ ॥ਸਤਿਗੁਰਕੀਸੇਵਾਨਿਰਮਲੀ
ਨਿਰਮਲਜਨੁਹੋਇਸੁਸੇਵਾਘਾਲੇ॥ਜਿਨਅੰਦਰਿਕਪਟੁਵਿਕਾਰੁਝੂਠੁਓਇਆਪੇਸਚੈਵ
ਖਿਕਢੇਜਜਮਾਲੇ॥ਸਚਿਆਰਸਿਖਬਹਿਸਤਿਗੁਰਪਾਸਿਘਾਲਨਿਕੂੜਿਆਰਨਲਭ
ਨੀਕਿਤੈਥਾਇਭਾਲੇ॥ਜਿਨਾਸਤਿਗੁਰਕਾਆਖਿਆਸੁਖਾਵੈਨਾਹੀਤਿਨਾਮੁਹਭਲੇਰੇਫਿ
ਰਹਿਦਯਿਗਾਲੇ॥ਜਿਨਅੰਦਰਿਪ੍ਰੀਤਿਨਹੀਹਰਿਕੇਰੀਸੇਕਿਚਰਕੁਵੇਰਾਈਅਨਿਮਨ
ਮੁਖਬੇਤਾਲੇ॥ਸਤਿਗੁਰਨੋਮਿਲੈਸੁਆਪਣਾਮਨੁਥਾਇਰਖੈਓਹੁਆਪਿਵਰਤੈਆਪਣੀ
ਵਥੁਨਾਲੇ॥ਜਨਨਾਨਕਇਕਨਾਗੁਰੁਮੇਲਿਸੁਖੁਦੇਵੈਇਕਿਆਪੇਵਖਿਕਢੈਠਗਵਾਲੇ॥
੧॥ਮ:੪ ॥ਜਿਨਾਅੰਦਰਿਨਾਮੁਨਿਧਾਨੁਹਰਿਤਿਨਕੇਕਾਜਦਯਿਆਦੇਰਾਸਿ॥ਤਿਨਚੂਕੀ
ਮੁਹਤਾਜੀਲੋਕਨਕੀਹਰਿਪ੍ਰਭੁਅੰਗੁਕਰਿਬੈਠਾਪਾਸਿ॥ਜਾਂਕਰਤਾਵਲਿਤਾਸਭੁਕੋਵਲਿਸ
ਭਿਦਰਸਨੁਦੇਖਿਕਰਹਿਸਾਬਾਸਿ॥ਸਾਹੁਪਾਤਿਸਾਹੁਸਭੁਹਰਿਕਾਕੀਆਸਭਿਜਨਕਉਆ
ਇਕਰਹਿਰਹਰਾਸਿ॥ਗੁਰਪੂਰੇਕੀਵਡੀਵਡਿਆਈਹਰਿਵਡਾਸੇਵਿਅਤੁਲੁਸੁਖੁਪਾਇਆ
॥ਗੁਰਿਪੂਰੈਦਾਨੁਦੀਆਹਰਿਨਿਹਚਲੁਨਿਤਬਖਸੇਚੜੈਸਵਾਇਆ॥ਕੋਈਨਿੰਦਕੁਵ
ਡਿਆਈਦੇਖਿਨਸਕੈਸੋਕਰਤੈਆਪਿਪਚਾਇਆ॥ਜਨੁਨਾਨਕੁਗੁਣਬੋਲੈਕਰਤੇਕੇਭਗਤਾ
ਨੋਸਦਾਰਖਦਾਆਇਆ॥੨॥ਪਉੜੀ॥ ॥ਤੂਸਾਹਿਬੁਅਗਮਦਇਆਲੁਹੈਵਡ
ਦਾਤਾਦਾਣਾ॥ਤੁਧੁਜੇਵਡੁਮੈਹੋਰੁਕੋਦਿਸਿਨਆਵਈਤੂਹੈਸੁਘੜੁਮੇਰੈਮਨਿਭਾਣਾ॥
ਮੋਹੁਕੁਟੰਬੁਦਿਸਿਆਵਦਾਸਭੁਚਲਣਹਾਰਾਆਵਣਜਾਣਾ॥ਜੋਬਿਨੁਸਚੇਹੋਰਤੁਚਿਤੁ
ਲਾਇਦੇਸੇਕੂੜਿਆਰਕੂੜਾਤਿਨਮਾਣਾ॥ਨਾਨਕਸਚੁਧਿਆਇਤੂਬਿਨੁਸਚੇਪਚਿਪ
ਚਿਮੁਏਅਜਾਣਾ॥੧੦॥ਸਲੋਕਮ:੪ ॥ਅਗੋਦੇਸਤਭਾਉਨਦਿਚੈਪਿਛੋਦੇਆ

ਖਿਆਕੀਮਤਿਨਆਵੈ॥ਅਧਵਿਚਿਫਿਰੈਮਨਮੁਖੁਵੇਚਾਰਾਗਲੀਕਿਉਸੁਖੁਪਾਵੈ॥ਜਿ
ਸੁਅੰਦਰਿਪ੍ਰੀਤਿਨਹੀਸਤਿਗੁਰਕੀਸੁਕੂੜੀਆਵੈਕੂੜੀਜਾਵੈ॥ਜੇਕ੍ਰਿਪਾਕਰੇਮੇਰਾਪ੍ਰਭੁ
ਰਤਾਤਾਂਸਤਿਗੁਰੁਪਾਰਬ੍ਰਹਮੁਨਦਰੀਆਵੈ॥ਤਾਅਪਿਉਪੀਵੈਸਬਦੁਗੁਰਕੇਰਾਸਭੁ
ਤ੍ਰਾਅੰਦੇਸਾਭਰਮੁਚੁਕਾਵੈ॥ਸਦਾਅਨੰਦਿਰਹੈਦਿਨੁਰਾਤੀਜਨਨਾਨਕਅਨਦਿਨੁਹਰਿਗੁਣ
ਗਾਵੈ॥੧॥ਮ:੪॥ਗੁਰਸਤਿਗੁਰਕਾਜੋਸਿਖੁਅਖਾਏਸੁਭਲਕੇਉਠਿਹਰਿਨਾਮੁਧਿਆਵੈ॥
ਉਦਮੁਕਰੇਭਲਕੇਪਰਭਾਤੀਇਸਨਾਨੁਕਰੇਅੰਮ੍ਰਿਤਸਰਿਨਾਵੈ॥ਉਪਦੇਸਿਗੁਰੂਹਰਿਹ
ਰਿਜਪੁਜਾਪੈਸਭਿਕਿਲਵਿਖਪਾਪਦੋਖਲਹਿਜਾਵੈ॥ਫਿਰਿਚੜੈਦਿਵਸੁਗੁਰਬਾਣੀ
ਗਾਵੈਬਹਦਿਆਉਠਦਿਆਹਰਿਨਾਮੁਧਿਆਵੈ॥ਜੋਸਾਸਿਗਿਰਾਸਿਧਿਆਏਮੇਰਾਹਰਿ
ਹਰਿਸੋਗੁਰਸਿਖੁਗੁਰੂਮਨਿਭਾਵੈ॥ਜਿਸਨੋਦਇਆਲੁਹੋਵੈਮੇਰਾਸੁਆਮੀਤਿਸੁਗੁਰਸਿ
ਖਗੁਰੂਉਪਦੇਸੁਸੁਣਾਵੈ॥ਜਨੁਨਾਨਕੁਧੂੜਿਮੰਗੈਤਿਸੁਗੁਰਸਿਖਕੀਜੋਆਪਿਜਪੈਅਵ
ਰਹਨਾਮੁਜਪਾਵੈ॥੨॥ਪਉੜੀ॥ ॥ਜੋਤੁਧੁਸਚੁਧਿਆਇਦੇਸੇਵਿਰਲੇਥੋੜੇ॥ਜੋਮ
ਨਿਚਿਤਿਇਕੁਅਰਾਧਦੇਤਿਨਕੀਬਰਕਤਿਖਾਹਿਅਸੰਖਕਰੋੜੇ॥ਤੁਧਨੋਸਭਧਿਆਇ
ਦੀਸੇਥਾਇਪਏਜੋਸਾਹਿਬਭਾਵੇ॥ਜੋਬਿਨੁਸਤਿਗੁਰਸੇਵੇਖਾਦੇਪੈਨਦੇਸੇਮੁਏਮਰਿਜੰਮੇ
ਕੋੜ੍ਹੇ॥ਓਇਹਾਜਰੁਮਿਠਾਬੋਲਦੇਬਾਹਰਿਵਿਸੁਕਢਹਿਮੁਖਿਘੋਲੇ॥ਮਨਿਖੋਟੇਦਯਿ
ਵਿਛੋੜੇ॥੧੧॥ਸਲੋਕਮ:੪ ॥ਮਲੁਜੂਈਭਰਿਆਨੀਲਾਕਾਲਾਖਿਧੋਲੜਾਤਿ
ਨਿਵੇਮੁਖਿਵੇਮੁਖੈਨੋਪਾਇਆ॥ਪਾਸਿਨਦੇਈਕੋਈਬਹਣਿਜਗਤਮਹਿਗੂਹਪੜਿਸਗ
ਵੀਮਲੁਲਾਇਮਨਮੁਖੁਆਇਆ॥ਪਰਾਈਜੋਨਿੰਦਾਚੁਗਲੀਨੋਵੇਮੁਖੁਕਰਿਕੈਭੇਜਿ
ਆਓਥੈਭੀਮੁਹੁਕਾਲਾਦੁਹਾਵੇਮੁਖਾਦਾਕਰਾਇਆ॥ਤੜਸੁਣਿਆਸਭਤੁਜਗਤਵਿਚਿ
ਭਾਈਵੇਮੁਖੁਸਣੈਨਫਰੈਪਉਲੀਪਉਦੀਫਾਵਾਹੋਇਕੈਉਠਿਘਰਿਆਇਆ॥ਅਗੈ
ਸੰਗਤੀਕੁੜਮੀਵੇਮੁਖੁਰਲਣਾਨਮਿਲੈਤਾਵਹੁਟੀਭਤੀਜੀਫਿਰਿਆਣਿਘਰਿਪਾਇਆ
॥ਹਲਤੁਪਲਤੁਦੋਵੈਗਏਨਿਤਭੁਖਾਕੂਕੇਤਿਹਾਇਆ॥ਧਨੁਧਨੁਸੁਆਮੀਕਰਤਾਪੁਰਖੁ
ਹੈਜਿਨਿਨਿਆਉਸਚੁਬਹਿਆਪਿਕਰਾਇਆ॥ਜੋਨਿੰਦਾਕਰੇਸਤਿਗੁਰਪੂਰੇਕੀਸੋਸਚੈ
ਮਾਰਿਪਚਾਇਆ॥ਏਹੁਅਖਰੁਤਿਨਿਆਖਿਆਜਿਨਿਜਗਤੁਸਭੁਉਪਾਇਆ॥੧॥ਮ:੪

ਸਾਹਿਬੁਜਿਸਕਾਨੰਗਾਭੁਖਾਹੋਵੈਤਿਸਦਾਨਫਰੁਕਿਥਹੁ ਰਜਿਖਾਏ॥ਜਿਸਾਹਿਬਕੈ
ਘਰਿਵਥੁਹੋਵੈਸੁਨਫਰੈਹਥਿਆਵੈਅਣਹੋਦੀਕਿਥਹੁਪਾਏ॥ਜਿਸਦੀਸੇਵਾਕੀਤੀਫਿ
ਰਿਲੇਖਾਮੰਗੀਐਸਾਸੇਵਾਅਉਖੀਹੋਈ॥ਨਾਨਕਸੇਵਾਕਰਹੁਹਰਿਗੁਰਸਫਲਦਰਸ
ਨਕੀਫਿਰਿਲੇਖਾਮੰਗੈਨਕੋਈ॥੨॥ਪਉੜੀ॥ ॥ਨਾਨਕਵੀਚਾਰਹਿਸੰਤਜਨਚਾਰਿਵੇ
ਦਕਹੰਦੇ॥ਭਗਤਮੁਖੈਤੇਬੋਲਦੇਸੇਵਚਨਹੋਵੰਦੇ॥ਪ੍ਰਗਟਪਹਾਰਾਜਾਪਦਾਸਭਿਲੋਕ
ਸੁਣੰਦੇ॥ਸੁਖੁਨਪਾਇਨਿਮੁਗਧਨਰਸੰਤਨਾਲਿਖਹੰਦੇ॥ਓਇਲੋਚਨਿਓਨਾਗੁਣੈਨੋ
ਓਇਅਹੰਕਾਰਿਸੜੰਦੇ॥ਓਇਵਿਚਾਰੇਕਿਆਕਰਹਿਜਾਭਾਗਧੁਰਿਮੰਦੇ॥ਜੋਮਾਰੇਤਿ
ਨਿਪਾਰਬ੍ਰਹਮਿਸੇਕਿਸੈਨਸੰਦੇ॥ਵੈਰੁਕਰਹਿਨਿਰਵੈਰਨਾਲਿਧਰਮਨਿਆਇਪਚੰਦੇ॥
ਜੋਜੋਸੰਤਿਸਰਾਪਿਆਸੇਫਿਰਹਿਭਵੰਦੇ॥ਪੇਡੁਮੁੰਢਾਹੂਕਟਿਆਤਿਸੁਡਾਲਸੁਕੰਦੇ॥
੧੨॥ਸਲੋਕਮ:੪ ॥ਅੰਤਰਿਹਰਿਗੁਰੂਧਿਆਇਦਾਵਡੀਵਡਿਆਈ॥ਤੁ
ਸਿਦਿਤੀਪੂਰੈਸਤਿਗੁਰੂਘਟੈਨਾਹੀਇਕੁਤਿਲੁਕਿਸੈਦੀਘਟਾਈ॥ਸਚੁਸਾਹਿਬੁਸਤਿਗੁਰੂਕੈਵ
ਲਿਹੈਤਾਂਝਖਿਝਖਿਮਰੈਸਭਲੋਕਾਈ॥ਨਿੰਦਕਾਕੇਮੁਹਕਾਲੇਕਰੇਹਰਿਕਰਤੈਆਪਿਵਧਾਈ॥ਜਿ
ਉਜਿਉਨਿੰਦਕਨਿੰਦਕਰਹਿਤਿਉਤਿਉਨਿਤਨਿਤਚੜੈਸਵਾਈ॥ਜਨਨਾਨਕਹਰਿਆਰਾਧਿਆ
ਤਿਨਿਪੈਰੀਆਣਿਸਭਪਾਈ॥੧॥ਮ:੪ ॥ਸਤਿਗੁਰਸੇਤੀਗਣਤਜਿਰਖੈਹਲਤੁਪਲਤੁਸਭੁਤਿ
ਸਕਾਗਇਆ॥ਨਿਤਝਹੀਆਪਾਏਝਗੂਸੁਟੇਝਖਦਾਝਖਦਾਝੜਿਪਇਆ॥ਨਿਤਉਪਾਵ
ਕਰੈਮਾਇਆਧਨਕਾਰਣਿਅਗਲਾਧਨੁਭੀਉਡਿਗਇਆ॥ਕਿਆਓਹੁਖਟੇਕਿਆਓਹੁਖਾਵੈ
ਜਿਸੁਅੰਦਰਿਸਹਸਾਦੁਖੁਪਇਆ॥ਨਿਰਵੈਰੈਨਾਲਿਜਿਵੈਰੁਰਚਾਏਸਭੁਪਾਪੁਜਗਤੈਕਾ
ਤਿਨਿਸਿਰਿਲਇਆ॥ਓਸੁਅਗੈਪਿਛੈਢੋਈਨਾਹੀਜਿਸੁਅੰਦਰਿਨਿੰਦਾਮੁਹਿਅੰਬੁਪਇਆ
॥ਜੇਸੁਇਨੇਨੋਓਹੁਹਥੁਪਾਏਤਾਖੇਹੂਸੇਤੀਰਲਿਗਇਆ॥ਜੇਗੁਰਕੀਸਰਣੀਫਿਰਿਓਹੁਆ
ਵੈਤਾਪਿਛਲੇਅਉਗਣਬਖਸਿਲਇਆ॥ਜਨਨਾਨਕਅਨਦਿਨੁਨਾਮੁਧਿਆਇਆਹ
ਰਿਸਿਮਰਤਕਿਲਵਿਖਪਾਪਗਇਆ॥੨॥ਪਉੜੀ॥ ॥ਤੂਹੈਸਚਾਸਚੁਤੂਸਭਦੂ
ਉਪਰਿਤੂਦੀਬਾਣੁ॥ਜੋਤੁਧੁਸਚੁਧਿਆਇਦੇਸਚੁਸੇਵਨਿਸਚੇਤੇਰਾਮਾਣੁ॥ਓਨਾਅੰਦਰ
ਸਚੁਮੁਖਉਜਲੇਸਚੁਬੋਲਨਿਸਚੇਤੇਰਾਤਾਣੁ॥ਸੇਭਗਤਜਿਨੀਗੁਰਮੁਖਿਸਾਲਾਹਿਆ

ਸਚੁਸਬਦੁਨੀਸਾਣੁ॥ਸਚੁਜਿਸਚੇਸੇਵਦੇਤਿਨਵਾਰੀਸਦਕੁਰਬਾਣੁ॥੧੩॥ਸਲੋਕਮ:੪
ਧੁਰਿਮਾਰੇਪੂਰੈਸਤਿਗੁਰੂਸੇਈਹੁਣਿਸਤਿਗੁਰਿਮਾਰੇ॥ਜੇਮੇਲਣਨੋਬਹੁਤੇਰਾਲੋਚੀਐਨਦੇਈ
ਮਿਲਣਕਰਤਾਰੇ॥ਸਤਸੰਗਤਿਢੋਈਨਾਲਹਨਿਵਿਚਿਸੰਗਤਿਗੁਰਿਵੀਚਾਰੇ॥ਕੋਈਜਾਇ
ਮਿਲੈਹੁਣਿਓਨਾਨੋਤਿਸੁਮਾਰੇਜਮੁਜੰਦਾਰੇ॥ਗੁਰਿਬਾਬੈਫਿਟਕੇਸੇਫਿਟੇਗੁਰਿਅੰਗਦਿਕੀਤੇਕੂ
ੜਿਆਰੇ॥ਗੁਰਿਤੀਜੀਪੀੜੀਵੀਚਾਰਿਆਕਿਆਹਥਿਏਨਾਵੇਚਾਰੇ॥ਗੁਰੁਚਉਥੀਪੀੜੀਟਿ
ਕਿਆਤਿਨਿਨਿੰਦਕਦੁਸਟਸਭਿਤਾਰੇ॥ਕੋਈਪੁਤੁਸਿਖੁਸੇਵਾਕਰੇਸਤਿਗੁਰੂਕੀਤਿਸੁਕਾਰਜ
ਸਭਿਸਵਾਰੇ॥ਜੋਇਛੈਸੋਫਲੁਪਾਇਸੀਪੁਤੁਧਨੁਲਖਮੀਖੜਿਮੇਲੇਹਰਿਨਿਸਤਾਰੇ॥ਸਭਿਨਿ
ਧਾਨਸਤਿਗੁਰੂਵਿਚਿਜਿਸੁਅੰਦਰਿਹਰਿਉਰਧਾਰੇ॥ਸੋਪਾਏਪੂਰਾਸਤਿਗੁਰੂਜਿਸੁਲਿਖਿ
ਆਲਿਖਤੁਲਿਲਾਰੇ॥ਜਨੁਨਾਨਕੁਮਾਗੈਧੂੜਿਤਿਨਜੋਗੁਰਸਿਖਮਿਤਪਿਆਰੇ॥੧॥ਮ:੪
॥ਜਿਨਕਉਆਪਿਦੇਇਵਡਿਆਈਜਗਤੁਭੀਆਪੇਆਣਿਤਿਨਕਉਪੈਰੀਪਾਏ॥ਡਰੀ
ਐਤਾਂਜੇਕਿਛੁਆਪਹੁਕੀਚੈਸਭੁਕਰਤਾਆਪਣੀਕਲਾਵਧਾਏ॥ਦੇਖਹੁਭਾਈਏਹੁਅਖ
ੜਾਹਰਿਪ੍ਰੀਤਮਸਚੇਕਾਜਿਨਿਆਪਣੈਜੋਰਿਸਭਿਆਣਿਨਿਵਾਏ॥ਆਪਣਿਆਭਗਤ
ਕੀਰਖਕਰੇਹਰਿਸੁਆਮੀਨਿੰਦਕਾਦੁਸਟਾਕੇਮੁਹਕਾਲੇਕਰਾਏ॥ਸਤਿਗੁਰਕੀਵਡਿਆਈਨਿ
ਤਚੜੈਸਵਾਈਹਰਿਕੀਰਤਿਭਗਤਿਨਿਤਆਪਿਕਰਾਏ॥ਅਨਦਿਨੁਨਾਮੁਜਪਹੁਗੁਰਸਿਖਹੁ
ਹਰਿਕਰਤਾਸਤਿਗੁਰੁਘਰੀਵਸਾਏ॥ਸਤਿਗੁਰਕੀਬਾਣੀਸਤਿਸਤਿਕਰਿਜਾਣਹੁਗੁਰਸਿਖ
ਹੁਹਰਿਕਰਤਾਆਪਿਮੁਹਹੁਕਢਾਏ॥ਗੁਰਸਿਖਾਕੇਮੁਹਉਜਲੇਕਰੇਹਰਿਪਿਆਰਾਗੁਰਕਾਜੈਕਾ
ਰੁਸੰਸਾਰਿਸਭਤੁਕਰਾਏ॥ਜਨੁਨਾਨਕੁਹਰਿਕਾਦਾਸੁਹੈਹਰਿਦਾਸਨਕੀਹਰਿਪੈਜਰਖਾਏ॥
੨॥ਪਉੜੀ॥ ॥ਤੂਸਚਾਸਾਹਿਬੁਆਪਿਹੈਸਚੁਸਾਹਹਮਾਰੇ॥ਸਚੁਪੂਜੀਨਾਮੁਦ੍ਰਿੜਾ
ਇਪ੍ਰਭਵਣਜਾਰੇਥਾਰੇ॥ਸਚੁਸੇਵਹਿਸਚੁਵਣੰਜਿਲੈਹਿਗੁਣਕਥਹਿਨਿਰਾਰੇ॥ਸੇਵਕ
ਭਾਇਸੇਜਨਮਿਲੇਗੁਰਸਬਦਿਸਵਾਰੇ॥ਤੂਸਚਾਸਾਹਿਬੁਅਲਖੁਹੈਗੁਰਸਬਦਿਲਖਾਰੇ॥
੧੪॥ਸਲੋਕਮ:੪ ॥ਜਿਸੁਅੰਦਰਿਤਾਤਿਪਰਾਈਹੋਵੈਤਿਸਦਾਕਦੇਨਹੋਵੀਭਲਾ
॥ਓਸਦੈਆਖਿਐਕੋਈਨਲਗੈਨਿਤਉਜਾੜੀਪੂਕਾਰੇਖਲਾ॥ਜਿਸੁਅੰਦਰਿਚੁਗਲੀਚੁਗ
ਲੋਵਣੁਜੈਕੀਤਾਕਰਤਿਆਓਸਦਾਸਭੁਗਇਆ॥ਨਿਤਚੁਗਲੀਕਰੇਅਣਹੋਦੀਪਰਾਈ

ਹੁਕਢਿਨਸਕੈਓਸਦਾਕਾਲਾਭਇਆ॥ਕਰਮਧਰਤੀਸਰੀਰੁਕਲਿਜੁਗਵਿਚਿਜੇਹਾਕੋਬੀ
ਜੇਤੇਹਾਕੋਖਾਏ॥ਗਲਾਉਪਰਿਤਪਾਵਸੁਨਹੋਈਵਿਸੁਖਾਧੀਤਤਕਾਲਮਰਿਜਾਏ॥ਭਾਈ
ਵੇਖਹੁਨਿਆਉਸਚੁਕਰਤੇਕਾਜੇਹਾਕੋਈਕਰੇਤੇਹਾਕੋਈਪਾਏ॥ਜਨਨਾਨਕਕਉਸਭਸੋਝੀਪਾ
ਈਹਰਿਦਰਕੀਆਬਾਤਾਆਖਿਸੁਣਾਏ॥੧॥ਮ:੪ ॥ਹੋਦੈਪਰਤਖਿਗੁਰੂਜੋਵਿਛੁੜੇਤਿਨ
ਕਉਦਰਿਢੋਈਨਾਹੀ॥ਕੋਈਜਾਇਮਿਲੈਤਿਨਨਿੰਦਕਾਮੁਹਫਿਕੇਥੁਕਥੁਕਮੁਹਿਪਾਹੀ॥
ਜੋਸਤਿਗੁਰਿਫਿਟਕੇਸੇਸਭਜਗਤਿਫਿਟਕੇਨਿਤਭੰਭਲਭੂਸੇਖਾਹੀ॥ਜਿਨਗੁਰੁਗੋਪਿ
ਆਆਪਣਾਸੇਲੈਦੇਢਹਾਫਿਰਾਹੀ॥ਤਿਨਕੀਭੁਖਕਦੇਨਉਤਰੈਨਿਤਭੁਖਾਭੁਖਕੂਕਾਹੀ
॥ਓਨਾਦਾਆਖਿਆਕੋਨਾਸੁਣੈਨਿਤਹਉਲੇਹਉਲਿਮਰਾਹੀ॥ਸਤਿਗੁਰਕੀਵਡਿਆਈ
ਵੇਖਿਨਸਕਨੀਓਨਾਅਗੈਪਿਛੈਥਾਉਨਾਹੀ॥ਜੋਸਤਿਗੁਰਿਮਾਰੇਤਿਨਜਾਇਮਿਲਹਿਰਹ
ਦੀਖੁਹਦੀਸਭਪਤਿਗਵਾਹੀ॥ਓਇਅਗੈਕੁਸਟੀਗੁਰਕੇਫਿਟਕੇਜਿਓਸੁਮਿਲੈਤਿਸੁਭ
ਸਵੂਉਠਾਹੀ॥ਹਰਿਤਿਨਕਾਦਰਸਨੁਨਾਕਰਹੁਜੋਦੂਜੈਭਾਇਚਿਤੁਲਾਹੀ॥ਧੁਰਿਕਰਤੈਆ
ਪਿਲਿਖਿਪਾਇਆਤਿਸੁਨਾਲਿਕਿਹੁਚਾਰਾਨਾਹੀ॥ਜਨਨਾਨਕਨਾਮੁਅਰਾਧਿਤੂਤਿਸੁਅ
ਪੜਿਕੋਨਸਕਾਹੀ॥ਨਾਵੈਕੀਵਡਿਆਈਵਡੀਹੈਨਿਤਸਵਾਈਚੜੈਚੜਾਹੀ॥੨॥ਮ:੪
॥ਜੋਹੋਦੈਗੁਰੂਬਹਿਟਿਕਿਆਤਿਸੁਜਨਕੀਵਡਿਆਈਵਡੀਹੋਈ॥ਤਿਸੁਕਉਜਗਤੁਨਿ
ਵਿਆਸਭੁਪੈਰੀਪਇਆਜਸੁਵਰਤਿਆਲੋਈ॥ਤਿਸਕਉਖੰਡਬ੍ਰਹਮੰਡਨਮਸਕਾਰੁਕ
ਰਹਿਜਿਸਕੈਮਸਤਕਿਹਥੁਧਰਿਆਗੁਰਿਪੂਰੈਸੋਪੂਰਾਹੋਈ॥ਗੁਰਕੀਵਡਿਆਈਨਿਤਚੜੈ
ਸਵਾਈਅਪੜਿਕੋਨਸਕੋਈ॥ਜਨੁਨਾਨਕੁਹਰਿਕਰਤੈਆਪਿਬਹਿਟਿਕਿਆਆਪੇਪੈਜ
ਰਖੈਪ੍ਰਭੁਸੋਈ॥੩॥ਪਉੜੀ॥ ॥ਕਾਇਆਕੋਟੁਅਪਾਰੁਹੈਅੰਦਰਿਹਟਨਾਲੇ॥ਗੁਰ
ਮੁਖਿਸਉਦਾਜੋਕਰੇਹਰਿਵਸਤੁਸਮਾਲੇ॥ਨਾਮੁਨਿਧਾਨੁਹਰਿਵਣਜੀਐਹੀਰੇਪਰਵਾਲੇ॥
ਵਿਣੁਕਾਇਆਜਿਹੋਰਥੈਧਨੁਖੋਜਦੇਸੇਮੂੜਬੇਤਾਲੇ॥ਸੇਉਝੜਿਭਰਮਿਭਵਾਈਅ
ਹਿਜਿਉਝਾੜਮਿਰਗੁਭਾਲੇ॥੧੫॥ਸਲੋਕਮ:੪ ॥ਜੋਨਿੰਦਾਕਰੇਸਤਿਗੁਰਪੂਰੇ
ਕੀਸੁਅਉਖਾਜਗਮਹਿਹੋਇਆ॥ਨਰਕਘੋਰਦੁਖਖੂਹਿਹੈਓਥੈਪਕੜਿਓਹੁਢੋਇਆ
॥ਕੂਕਪੁਕਾਰਕੋਨਸੁਣੇਓਹੁਅਉਖਾਹੋਇਹੋਇਰੋਇਆ॥ਓਨਿਹਲਤੁਪਲਤੁਸਭੁਗ

ਵਾਇਆ॥ਲਾਹਾਮੂਲੁਸਭੁਖੋਇਆ॥ਓਹੁਤੇਲੀਸੰਦਾਬਲਦੁਕਰਿਨਿਤਭਲਕੇਉਠਿਪ੍ਰਭਿ
ਜੋਇਆ॥ਹਰਿਵੇਖੈਸੁਣੈਨਿਤਸਭੁਕਿਛੁਤਿਦੂਕਿਛੁਗੁਝਾਨਹੋਇਆ॥ਜੈਸਾਬੀਜੇਸੋਲੁ
ਣੇਜੇਹਾਪੁਰਬਿਕਿਨੈਬੋਇਆ॥ਜਿਸੁਕ੍ਰਿਪਾਕਰੇਪ੍ਰਭੁਆਪਣੀਤਿਸੁਸਤਿਗੁਰਕੇਚਰਣ
ਧੋਇਆ॥ਗੁਰਸਤਿਗੁਰਪਿਛੈਤਰਿਗਇਆਜਿਉਲੋਹਾਕਾਠਸੰਗੋਇਆ॥ਜਨਨਾਨਕ
ਨਾਮੁਧਿਆਇਤੂਜਪਿਹਰਿਹਰਿਨਾਮਿਸੁਖੁਹੋਇਆ॥੧॥ਮ: ੪ ॥ਵਡਭਾਗੀਆਸੋ
ਹਾਗਣੀਜਿਨਾਗੁਰਮੁਖਿਮਿਲਿਆਹਰਿਰਾਇਆ॥ਅੰਤਰਜੋਤਿਪ੍ਰਗਾਸੀਆਨਾਨਕਨਾਮਿ
ਸਮਾਇਆ॥੨॥ਪਉੜੀ॥ ॥ਏਹੁਸਰੀਰੁਸਭੁਧਰਮੁਹੈਜਿਸੁਅੰਦਰਿਸਚੇਕੀਵਿਚਿਜੋ
ਤਿ॥ਗੁਹਜਰਤਨਵਿਚਿਲੁਕਿਰਹੇਕੋਈਗੁਰਮੁਖਿਸੇਵਕੁਕਢੈਖੋਤਿ॥ਸਭੁਆਤਮਰਾ
ਮੁਪਛਾਣਿਆਤਾਂਇਕੁਰਵਿਆਇਕੋਓਤਿਪੋਤਿ॥ਇਕੁਦੇਖਿਆਇਕੁਮੰਨਿਆਇ
ਕੋਸੁਣਿਆਸ੍ਰਵਣਸਰੋਤਿ॥ਜਨਨਾਨਕਨਾਮੁਸਲਾਹਿਤੂਸਚੁਸਚੇਸੇਵਾਤੇਰੀਹੋਤਿ॥
੧੬॥ਸਲੋਕਮ: ੪ ॥ਸਭਿਰਸਤਿਨਕੈਰਿਦੈਹਹਿਜਿਨਹਰਿਵਸਿਆਮਨਮਾਹਿ
॥ਹਰਿਦਰਗਹਿਤੇਮੁਖਉਜਲੇਤਿਨਕਉਸਭਿਦੇਖਣਜਾਹਿ॥ਜਿਨਨਿਰਭਉਨਾਮੁ
ਧਿਆਇਆਤਿਨਕਉਭਉਕੋਈਨਾਹਿ॥ਹਰਿਉਤਮੁਤਿਨੀਸਰੇਵਿਆਜਿਨਕਉਧੁ
ਰਿਲਿਖਿਆਆਹਿ॥ਤੇਹਰਿਦਰਗਹਿਪੈਨਾਈਅਹਿਜਿਨਹਰਿਵੁਠਾਮਨਮਾਹਿ॥ਓ
ਇਆਪਿਤਰੇਸਭਕੁਟੰਬਸਿਉਤਿਨਪਿਛੈਸਭੁਜਗਤੁਛਡਾਹਿ॥ਜਨਨਾਨਕਕਉਹ
ਰਿਮੇਲਿਜਨਤਿਨਵੇਖਿਵੇਖਿਹਮਜੀਵਾਹਿ॥੧॥ਮ: ੪ ॥ਸਾਧਰਤੀਭਈਹਰੀਆਵ
ਲੀਜਿਥੈਮੇਰਾਸਤਿਗੁਰੁਬੈਠਾਆਇ॥ਸੇਜੰਤਭਏਹਰੀਆਵਲੇਜਿਨੀਮੇਰਾਸਤਿਗੁਰੁਦੇ
ਖਿਆਜਾਇ॥ਧਨੁਧੰਨੁਪਿਤਾਧਨੁਧੰਨੁਕੁਲੁਧਨੁਧਨੁਸੁਜਨਨੀਜਿਨਿਗੁਰੂਜਣਿਆਮਾ
ਇ॥ਧਨੁਧੰਨੁਗੁਰੂਜਿਨਿਨਾਮੁਅਰਾਧਿਆਆਪਿਤਰਿਆਜਿਨੀਡਿਠਾਤਿਨਾਲਏਛ
ਡਾਇ॥ਹਰਿਸਤਿਗੁਰੁਮੇਲਹੁਦਇਆਕਰਿਜਨੁਨਾਨਕੁਧੋਵੈਪਾਇ॥੨॥ਪਉੜੀ॥
ਸਚੁਸਚਾਸਤਿਗੁਰੁਅਮਰੁਹੈਜਿਸੁਅੰਦਰਿਹਰਿਉਰਿਧਾਰਿਆ॥ਸਚੁਸਚਾਸਤਿਗੁਰੁ
ਪੁਰਖੁਹੈਜਿਨਿਕਾਮੁਕ੍ਰੋਧੁਬਿਖੁਮਾਰਿਆ॥ਜਾਡਿਠਾਪੂਰਾਸਤਿਗੁਰੂਤਾਂਅੰਦਰਹੁਮਨੁਸਾ
ਧਾਰਿਆ॥ਬਲਿਹਾਰੀਗੁਰਆਪਣੇਸਦਾਸਦਾਘੁਮਿਵਾਰਿਆ॥ਗੁਰਮੁਖਿਜਿਤਾਮ

ਮੁਖਿਹਾਰਿਆ॥੧੭॥ਸਲੋਕਮ: ੪ ॥ਕਰਿਕਿਰਪਾਸਤਿਗੁਰੁਮੇਲਿਓਨੁਮੁਖਿਗੁ
ਰਮੁਖਿਨਾਮੁਧਿਆਇਸੀ॥ਸੋਕਰੇਜਿਸਤਿਗੁਰਭਾਵਸੀਗੁਰੁਪੂਰਾਘਰੀਵਸਾਇਸੀ॥
ਜਿਨਅੰਦਰਿਨਾਮੁਨਿਧਾਨੁਹੈਤਿਨਕਾਭਉਸਭੁਗਵਾਇਸੀ॥ਜਿਨਰਖਣਕਉਹਰਿਆਪਿ
ਹੋਇਹੋਰਕੇਤੀਝਖਿਝਖਿਜਾਇਸੀ॥ਜਨਨਾਨਕਨਾਮੁਧਿਆਇਤੂਹਰਿਹਲਤਿਪਲਤਿ
ਛਡਾਇਸੀ॥੧॥ਮ: ੪ ॥ਗੁਰਸਿਖਾਕੈਮਨਿਭਾਵਦੀਗੁਰਸਤਿਗੁਰਕੀਵਡਿਆਈ॥
ਹਰਿਰਾਖਹੁਪੈਜਸਤਿਗੁਰੂਕੀਨਿਤਚੜੈਸਵਾਈ॥ਗੁਰਸਤਿਗੁਰਕੈਮਨਿਪਾਰਬ੍ਰਹਮੁਹੈ
ਪਾਰਬ੍ਰਹਮੁਛਡਾਈ॥ਗੁਰਸਤਿਗੁਰਤਾਣੁਦੀਬਾਣੁਹਰਿਤਿਨਿਸਭਆਣਿਨਿਵਾਈ॥
ਜਿਨੀਡਿਠਾਮੇਰਾਸਤਿਗੁਰੁਭਾਉਕਰਿਤਿਨਕੇਸਭਿਪਾਪਗਵਾਈ॥ਹਰਿਦਰਗਹਤੇਮੁ
ਖਉਜਲੇਬਹੁਸੋਭਾਪਾਈ॥ਜਨੁਨਾਨਕੁਮੰਗੈਧੂੜਿਤਿਨਜੋਗੁਰਕੇਸਿਖਮੇਰੇਭਾਈ॥੨
॥ਪਉੜੀ॥ ॥ਹਉਆਖਿਸਲਾਹੀਸਿਫਤਿਸਚੁਸਚੁਸਚੇਕੀਵਡਿਆਈ॥ਸਾ
ਲਾਹੀਸਚੁਸਲਾਹਸਚੁਸਚੁਕੀਮਤਿਕਿਨੈਨਪਾਈ॥ਸਚੁਸਚਾਰਸੁਜਿਨੀਚਖਿਆਸੇਤ੍ਰਿ
ਪਤਿਰਹੇਆਘਾਈ॥ਇਹੁਹਰਿਰਸੁਸੇਈਜਾਣਦੇਜਿਉਗੂੰਗੈਮਿਠਿਆਈਖਾਈ॥ਗੁ
ਰਿਪੂਰੈਹਰਿਪ੍ਰਭੁਸੇਵਿਆਮਨਿਵਜੀਵਾਧਾਈ॥੧੮॥ਸਲੋਕਮ: ੪ ॥ਜਿਨਾਅੰ
ਦਰਿਉਮਰਥਲਸੇਈਜਾਣਨਿਸੂਲੀਆ॥ਹਰਿਜਾਣਹਿਸੇਈਬਿਰਹੁਹਉਤਿਨਵਿਟ
ਹੁਸਦਘੁਮਿਘੋਲੀਆ॥ਹਰਿਮੇਲਹੁਸਜਣੁਪੁਰਖੁਮੇਰਾਸਿਰੁਤਿਨਵਿਟਹੁਤਲਰੋ
ਲੀਆ॥ਜੋਸਿਖਗੁਰਕਾਰਕਮਾਵਹਿਹਉਗੁਲਮੁਤਿਨਾਕਾਗੋਲੀਆ॥ਹਰਿਰੰਗਿਚ
ਲੂਲੈਜੋਰਤੇਤਿਨਾਭਿਨੀਹਰਿਰੰਗਿਚੋਲੀਆ॥ਕਰਿਕਿਰਪਾਨਾਨਕਮੇਲਿਗੁਰਪਹਿਸਿ
ਰੁਵੇਚਿਆਮੋਲੀਆ॥੧॥ਮ: ੪ ॥ਅਉਗਣੀਭਰਿਆਸਰੀਰੁਹੈਕਿਉਸੰਤਹੁਨਿਰ
ਮਲੁਹੋਇ॥ਗੁਰਮੁਖਿਗੁਣਵੇਹਾਝੀਅਹਿਮਲੁਹਉਮੈਕਢੈਧੋਇ॥ਸਚੁਵਣੰਜਹਿਰੰਗ
ਸਿਉਸਚੁਸਉਦਾਹੋਇ॥ਤੋਟਾਮੂਲਿਨਆਵਈਲਾਹਾਹਰਿਭਾਵੈਸੋਇ॥ਨਾਨਕਤਿਨ
ਸਚੁਵਣੰਜਿਆਜਿਨਾਧੁਰਿਲਿਖਿਆਪਰਾਪਤਿਹੋਇ॥੨॥ਪਉੜੀ॥ ਸਾਲਾ
ਹੀਸਚੁਸਾਲਾਹਣਾਸਚੁਸਚਾਪੁਰਖੁਨਿਰਾਲੇ॥ਸਚੁਸੇਵੀਸਚੁਮਨਿਵਸੈਸਚੁਸਚਾਹਰਿ
ਰਖਵਾਲੇ॥ਸਚੁਸਚਾਜਿਨੀਅਰਾਧਿਆਸੇਜਾਇਰਲੇਸਚਨਾਲੇ॥ਸਚੁਸਚਾਜਿਨੀ

ਨਸੇਵਿਆਸੇਮਨਮੁਖਮੂੜਬੇਤਾਲੇ॥ਓਹਿਆਲੁਪਤਾਲੁਮੁਹਹੁਬੋਲਦੇਜਿਉਪੀਤੈਮਦਿ
ਮਤਵਾਲੇ॥੧॥ਸਲੋਕਮਹਲਾ੩ ॥ਗਉੜੀਰਾਗਿਸੁਲਖਣੀਜੇਖਸਮੈਚਿਤਿ
ਕਰੇਇ॥ਭਾਣੈਚਲੈਸਤਿਗੁਰੂਕੈਐਸਾਸੀਗਾਰੁਕਰੇਇ॥ਸਚਾਸਬਦੁਭਤਾਰੁਹੈਸਦਾਸਦ
ਰਾਵੇਇ॥ਜਿਉਉਬਲੀਮਜੀਠੈਰੰਗੁਗਹਗਹਾਤਿਉਸਚੇਨੋਜੀਉਦੇਇ॥ਰੰਗਿਚਲੂਲੈ
ਅਤਿਰਤੀਸਚੇਸਿਉਲਗਾਨੇਹੁ॥ਕੂੜੁਠਗੀਗੁਝੀਨਾਰਹੈਕੂੜੁਮੁਲੰਮਾਪਲੇਟਿਧਰੇਹੁ॥
ਕੂੜੀਕਰਨਿਵਡਾਈਆਕੂੜੇਸਿਉਲਗਾਨੇਹੁ॥ਨਾਨਕਸਚਾਆਪਿਹੈਆਪੇਨਦਰਿਕਰੇਇ
॥੨॥ਮਃ੪ ॥ਸਤਸੰਗਤਿਮਹਿਹਰਿਉਸਤਤਿਹੈਸੰਗਿਸਾਧੂਮਿਲੇਪਿਆਰਿਆ॥ਓਇਪੁ
ਰਖਪ੍ਰਾਣੀਧੰਨਿਜਨਹਹਿਉਪਦੇਸੁਕਰਹਿਪਰਉਪਕਾਰਿਆ॥ਹਰਿਨਾਮੁਦ੍ਰਿੜਾਵਹਿਹਰਿ
ਨਾਮੁਸੁਣਾਵਹਿਹਰਿਨਾਮੇਜਗੁਨਿਸਤਾਰਿਆ॥ਗੁਰਵੇਖਣਕਉਸਭੁਕੋਈਲੋਚੈਨਵਖੰਡ
ਜਗਤਿਨਮਸਕਾਰਿਆ॥ਤੁਧੁਆਪੇਆਪੁਰਖਿਆਸਤਿਗੁਰਵਿਚਿਗੁਰੁਆਪੇਤੁਧੁਸਵਾ
ਰਿਆ॥ਤੂਆਪੇਪੂਜਹਿਪੂਜਕਰਾਵਹਿਸਤਿਗੁਰਕਉਸਿਰਜਣਹਾਰਿਆ॥ਕੋਈਵਿਛੁ
ੜਿਜਾਇਸਤਿਗੁਰੂਪਾਸਹੁਤਿਸੁਕਾਲਾਮੁਹੁਜਮਿਮਾਰਿਆ॥ਤਿਸੁਅਗੈਪਿਛੈਢੋਈਨਾਹੀ
ਗੁਰਸਿਖੀਮਨਿਵੀਚਾਰਿਆ॥ਸਤਿਗੁਰੂਨੋਮਿਲੇਸੇਈਜਨਉਬਰੇਜਿਨਹਿਰਦੈਨਾਮੁਸਮਾ
ਰਿਆ॥ਜਨਨਾਨਕਕੇਗੁਰਸਿਖਪੁਤਹਹੁਹਰਿਜਪਿਅਹੁਹਰਿਨਿਸਤਾਰਿਆ॥੨॥ਮਹਲਾ੩
॥ਹਉਮੈਜਗਤੁਭੁਲਾਇਆਦੁਰਮਤਿਬਿਖਿਆਬਿਕਾਰ॥ਸਤਿਗੁਰੁਮਿਲੈਤਨਦਰਿਹੋਇ
ਮਨਮੁਖਅੰਧਅੰਧਿਆਰ॥ਨਾਨਕਆਪੇਮੇਲਿਲਏਜਿਸਨੋਸਬਦਿਲਾਏਪਿਆਰੁ॥੩॥
ਪਉੜੀ॥ ॥ਸਚੁਸਚੇਕੀਸਿਫਤਿਸਲਾਹਹੈਸੋਕਰੇਜਿਸੁਅੰਦਰਭਿਜੈ॥ਜਿਨੀਇਕ
ਮਨਿਇਕੁਅਰਾਧਿਆਤਿਨਕਾਕੰਧੁਨਕਬਹੂਛਿਜੈ॥ਧਨੁਧਨੁਪੁਰਖਸਾਬਾਸਿਹੈਜਿਨਸ
ਚੁਰਸਨਾਅੰਮ੍ਰਿਤੁਪਿਜੈ॥ਸਚੁਸਚਾਜਿਨਮਨਿਭਾਵਦਾਸੇਮਨਿਸਚੀਦਰਗਹਲਿਜੈ॥ਧਨੁਧੰ
ਨੁਜਨਮੁਸਚਿਆਰੀਆਮੁਖਉਜਲਸਚੁਕਰਿਜੈ॥੨੦॥ਸਲੋਕਮਃ੪ ॥ਸਾਕਤਜਾਇ
ਨਿਵਹਿਗੁਰਆਗੈਮਨਿਖੋਟੇਕੂੜਿਕੂੜਿਆਰੇ॥ਜਾਗੁਰੁਕਹੈਉਠਹੁਮੇਰੇਭਾਈਬਹਿਜਾਹਿ
ਘੁਸਰਿਬਗੁਲਾਰੇ॥ਗੁਰਸਿਖਾਅੰਦਰਿਸਤਿਗੁਰੁਵਰਤੈਚੁਣਿਕਢੇਲਧੋਵਾਰੇ॥ਓਇਅਗੈ
ਪਿਛੈਬਹਿਮੁਹੁਛਪਾਇਨਿਨਰਲਨੀਖੋਟੇਆਰੇ॥ਓਨਾਦਾਭਖੁਸੁਓਥੈਨਾਹੀਜਾਇਕੂੜੁ

ਲਹਨਿਭੇਡਾਰੇ॥ਜੇਸਾਕਤੁਨਰੁਖਾਵਾਈਐਲੋਚੀਐ ਬਿਖੁਕਢੈਮੁਖਿਉਗਲਾਰੇ॥
ਹਰਿਸਾਕਤਸੇਤੀਸੰਗੁਨਕਰੀਅਹੁਓਇਮਾਰੇਸਿਰਜਣਹਾਰੇ॥ਜਿਸਕਾਇਹੁਖੇਲੁਸੋਈਕਰਿਵੇ
ਖੈਜਨਨਾਨਕਨਾਮੁਸਮਾਰੇ॥੧॥ਮਃ੪ ॥ਸਤਿਗੁਰੁਪੁਰਖੁਅਗੰਮੁਹੈਜਿਸੁਅੰਦਰਿਹਰਿ
ਉਰਿਧਾਰਿਆ॥ਸਤਿਗੁਰੂਨੋਅਪੜਿਕੋਇਨਸਕਈਜਿਸੁਵਲਿਸਿਰਜਣਹਾਰਿਆ॥ਸ
ਤਿਗੁਰੂਕਾਖੜਗੁਸੰਜੋਉਹਰਿਭਗਤਿਹੈਜਿਤੁਕਾਲੁਕੰਟਕੁਮਾਰਿਵਿਡਾਰਿਆ॥ਸਤਿਗੁਰੂ
ਕਾਰਖਣਹਾਰਾਹਰਿਆਪਿਹੈਸਤਿਗੁਰੂਕੈਪਿਛੈਹਰਿਸਭਿਉਬਾਰਿਆ॥ਜੋਮੰਦਾਚਿਤਵੈਪੂ
ਰੇਸਤਿਗੁਰੂਕਾਸੋਆਪਿਉਪਾਵਣਹਾਰੈਮਾਰਿਆ॥ਏਹਗਲਹੋਵੈਹਰਿਦਰਗਹਸਚੇਕੀ
ਜਨਨਾਨਕਅਗਮੁਵੀਚਾਰਿਆ॥੨॥ਪਉੜੀ॥ ॥ਸਚੁਸੁਤਿਆਜਿਨੀਅਰਾਧਿਆ
ਜਾਉਠੇਤਾਸਚੁਚਵੇ॥ਸੇਵਿਰਲੇਜੁਗਮਹਿਜਾਣੀਅਹਿਜੋਗੁਰਮੁਖਿਸਚੁਰਵੇ॥ਹਉਬ
ਲਿਹਾਰੀਤਿਨਕਉਜਿਅਨਦਿਨੁਸਚੁਲਵੇ॥ਜਿਨਮਨਿਤਨਿਸਚਾਭਾਵਦਾਸੇਸਚੀਦਰਗ
ਹਗਵੇ॥ਜਨੁਨਾਨਕੁਬੋਲੈਸਚੁਨਾਮੁਸਚੁਸਚਾਸਦਾਨਵੇ॥੨੧॥ਸਲੋਕੁਮਃ੪ ॥
ਕਿਆਸਵਣਾਕਿਆਜਾਗਣਾਗੁਰਮੁਖਿਤੇਪਰਵਾਣੁ॥ਜਿਨਾਸਾਸਿਗਿਰਾਸਿਨਵਿਸਰੈ
ਸੇਪੂਰੇਪੁਰਖਪਰਧਾਨ॥ਕਰਮੀਸਤਿਗੁਰੁਪਾਈਐਅਨਦਿਨੁਲਗੈਧਿਆਨੁ॥ਤਿਨਕੀਸੰ
ਗਤਿਮਿਲਿਰਹਾਦਰਗਹਪਾਈਮਾਨੁ॥ਸਉਦੇਵਾਹੁਵਾਹੁਉਚਰਹਿਉਠਦੇਭੀਵਾਹੁਕਰੇਨਿ॥
ਨਾਨਕਤੇਮੁਖਉਜਲੇਜਿਨਿਤਉਠਿਸੰਮਾਲੇਨਿ॥੧॥ਮਃ੪ ॥ਸਤਿਗੁਰੁਸੇਵੀਐਆਪ
ਣਾਪਾਈਐਨਾਮੁਅਪਾਰੁ॥ਭਉਜਲਿਡੁਬਦਿਆਕਢਿਲਏਹਰਿਦਾਤਿਕਰੇਦਾਤਾਰੁ॥ਧੰ
ਨੁਧੰਨੁਸੇਸਾਹਹੈਜਿਨਾਮਿਕਰਹਿਵਾਪਾਰੁ॥ਵਣਜਾਰੇਸਿਖਆਵਦੇਸਬਦਿਲਘਾਵਣਹਾ
ਰੁ॥ਜਨਨਾਨਕਜਿਨਕਉਕ੍ਰਿਪਾਭਈਤਿਨਸੇਵਿਆਸਿਰਜਣਹਾਰੁ॥੨॥ਪਉੜੀ॥ ॥
ਸਚੁਸਚੇਕੇਜਨਭਗਤਹਹਿਸਚੁਸਚਾਜਿਨੀਅਰਾਧਿਆ॥ਜਿਨਗੁਰਮੁਖਿਖੋਜਿਢੰਢੋ
ਲਿਆਤਿਨਅੰਦਰਹੁਹੀਸਚੁਲਾਧਿਆ॥ਸਚੁਸਾਹਿਬੁਸਚੁਜਿਨੀਸੇਵਿਆਕਾਲਕੰਟ
ਕੁਮਾਰਿਤਿਨੀਸਾਧਿਆ॥ਸਚੁਸਚਾਸਭਦੂਵਡਾਹੈਸਚੁਸੇਵਨਿਸੇਸਚਿਰਲਾਧਿਆ॥ਸਚੁ
ਸਚੇਨੋਸਾਬਾਸਿਹੈਸਚੁਸਚਾਸੇਵਿਫਲਾਧਿਆ॥੨੨॥ਸਲੋਕਮਃ੪॥ ਮਨਮੁਖ
ਪ੍ਰਾਣੀਮੁਗਧੁਹੈਨਾਮਹੀਣਭਰਮਾਇ॥ਬਿਨੁਗੁਰਮਨੂਆਨਾਟਿਕੈਫਿਰਿਫਿਰਿਜੂਨੀਪਾਇ॥

ਹਰਿਪ੍ਰਭੁਆਪਿਦਇਆਲੁਹੋਹਿਤਾਂਸਤਿਗੁਰੁਮਿਲਿਆਆਇ॥ਜਨਨਾਨਕਨਾਮੁਸ
ਲਾਹਿਤੂਜਨਮਮਰਣਦੁਖੁਜਾਇ॥੧॥ਮ:੪॥ ॥ਗੁਰੁਸਾਲਾਹੀਆਪਣਾਬਹੁਬਿਧਿਰੰਗਿ
ਸੁਭਾਇ॥ਸਤਿਗੁਰਸੇਤੀਮਨੁਰਤਾਰਖਿਆਬਣਤਬਣਾਇ॥ਜਿਹਵਾਸਾਲਾਹਿਨਰਜ
ਈਹਰਿਪ੍ਰੀਤਮਚਿਤੁਲਾਇ॥ਨਾਨਕਨਾਵੈਕੀਮਨਿਭੁਖਹੈਮਨੁਤ੍ਰਿਪਤੈਹਰਿਰਸੁਖਾਇ॥੨॥
ਪਉੜੀ॥ ॥ਸਚੁਸਚਾਕੁਦਰਤਿਜਾਣੀਐਦਿਨੁਰਾਤੀਜਿਨਿਬਣਾਈਆ॥ਸੋਸਚੁਸ
ਲਾਹੀਸਦਾਸਦਾਸਚੁਸਚੇਕੀਆਵਡਿਆਈਆ॥ਸਾਲਾਹੀਸਚੁਸਲਾਹਸਚੁਸਚੁਕੀਮ
ਤਿਕਿਨੈਨਪਾਈਆ॥ਜਾਮਿਲਿਆਪੂਰਾਸਤਿਗੁਰੂਤਾਹਾਜਰੁਨਦਰੀਆਈਆ॥ਸਚੁਗੁ
ਰਮੁਖਿਜਿਨੀਸਲਾਹਿਆਤਿਨਾਭੁਖਾਸਭਿਗਵਾਈਆ॥੨੩॥ਸਲੋਕਮ:੪ ॥
ਮੈਮਨੁਤਨੁਖੋਜਿਖੋਜੇਦਿਆਸੋਪ੍ਰਭੁਲਧਾਲੋੜਿ॥ਵਿਸਟੁਗੁਰੂਮੈਪਾਇਆਜਿਨਿਹ
ਰਿਪ੍ਰਭੁਦਿਤਾਜੋੜਿ॥੧॥ਮ:੩ ॥ਮਾਇਆਧਾਰੀਅਤਿਅੰਨਾਬੋਲਾ॥ਸਬਦੁਨਸੁ
ਣਈਬਹੁਰੋਲਘਚੋਲਾ॥ਗੁਰਮੁਖਿਜਾਪੈਸਬਦਿਲਿਵਲਾਇ॥ਹਰਿਨਾਮੁਸੁਣਿਮੰਨੇ
ਹਰਿਨਾਮਿਸਮਾਇ॥ਜੋਤਿਸੁਭਾਵੈਸੁਕਰੇਕਰਾਇਆ॥ਨਾਨਕਵਜਦਾਜੰਤੁਵਜਾਇਆ॥
੨॥ਪਉੜੀ॥ ॥ਤੂਕਰਤਾਸਭੁਕਿਛੁਜਾਣਦਾਜੋਜੀਆਅੰਦਰਿਵਰਤੈ॥ਤੂਕਰਤਾਆ
ਪਿਅਗਣਤੁਹੈਸਭੁਜਗੁਵਿਚਿਗਣਤੈ॥ਸਭੁਕੀਤਾਤੇਰਾਵਰਤਦਾਸਭਤੇਰੀਬਣਤੈ॥
ਤੂਘਟਿਘਟਿਇਕੁਵਰਤਦਾਸਚੁਸਾਹਿਬਚਲਤੈ॥ਸਤਿਗੁਰਨੋਮਿਲੇਸੁਹਰਿਮਿਲੇਨਾ
ਹੀਕਿਸੈਪਰਤੈ॥੨੪॥ਸਲੋਕੁਮ:੪ ॥ਇਹੁਮਨੂਆਦ੍ਰਿੜੁਕਰਿਰਖੀਐਗੁਰਮੁ
ਖਿਲਾਈਐਚਿਤੁ॥ਕਿਉਸਾਸਿਗਿਰਾਸਿਵਿਸਾਰੀਐਬਹਦਿਆਉਠਦਿਆਨਿਤ॥ਮ
ਰਣਜੀਵਣਕੀਚਿੰਤਾਗਈਇਹੁਜੀਅੜਾਹਰਿਪ੍ਰਭਵਸਿ॥ਜਿਉਭਾਵੈਤਿਉਰਖੁਤੂਜ
ਨਨਾਨਕਨਾਮੁਬਖਸਿ॥੧॥ਮ:੩ ॥ਮਨਮੁਖੁਅਹੰਕਾਰੀਮਹਲੁਨਜਾਣੈਖਿਨੁਆਗੈਖਿਨੁ
ਪੀਛੈ॥ਸਦਾਬੁਲਾਈਐਮਹਲਿਨਆਵੈਕਿਉਕਰਿਦਰਗਹਸੀਝੈ॥ਸਤਿਗੁਰਕਾਮਹਲੁ
ਵਿਰਲਾਜਾਣੈਸਦਾਰਹੈਕਰਜੋੜਿ॥ਆਪਣੀਕ੍ਰਿਪਾਕਰੇਹਰਿਮੇਰਾਨਾਨਕਲਏਬਹੋ
ੜਿ॥੨॥ਪਉੜੀ॥ ॥ਸਾਸੇਵਾਕੀਤੀਸਫਲਹੈਜਿਤੁਸਤਿਗੁਰਕਾਮਨੁਮੰਨੇ॥ਜਾਸ
ਤਿਗੁਰਕਾਮਨਮਨਿਆਤਾਪਾਪਕਸੰਮਲਭੰਨੇ॥ਉਪਦੇਸੁਜਿਦਿਤਾਸਤਿਗੁਰੂਸੋਸੁਣਿਆ

ਸਿਖੀਂਕੰਨੇ॥ਜਿਨਸਤਿਗੁਰਕਾਭਾਣਾਮੰਨਿਆਤਿਨਚੜੀਚਵਗਣਿਵੰਨੇ॥ਇਹਚਾਲ
ਨਿਰਾਲੀਗੁਰਮੁਖੀਗੁਰਦੀਖਿਆਸੁਣਿਮਨੁਭਿੰਨੇ॥੨੫॥ਸਲੋਕੁਮ:੩ ॥ਜਿਨਿਗੁ
ਰੁਗੋਪਿਆਆਪਣਾਤਿਸੁਠਉਰਨਠਾਉ॥ਹਲਤੁਪਲਤੁਦੁਵੈਗਏਦਰਗਹਨਾਹੀਥਾਉ॥
ਓਹਵੇਲਾਹਥਿਨਆਵਈਫਿਰਿਸਤਿਗੁਰਲਗਹਿਪਾਇ॥ਸਤਿਗੁਰਕੀਗਣਤੈਘੁਸੀ
ਐਦੁਖੇਦੁਖਿਵਿਹਾਇ॥ਸਤਿਗੁਰੁਪੁਰਖੁਨਿਰਵੈਰੁਹੈਆਪੇਲਏਜਿਸੁਲਾਇ॥ਨਾਨਕ
ਦਰਸਨੁਜਿਨਾਵੇਖਾਲਿਓਨੁਤਿਨਾਦਰਗਹਲਏਛਡਾਇ॥੧॥ਮ:੩ ॥ਮਨਮੁਖੁਅ
ਗਿਆਨੁਦੁਰਮਤਿਅਹੰਕਾਰੀ॥ਅੰਤਰਿਕ੍ਰੋਧੁਜੂਐਮਤਿਹਾਰੀ॥ਕੂੜੁਕੁਸਤੁਓਹੁਪਾਪਕਮਾ
ਵੈ॥ਕਿਆਓਹੁਸੁਣੈਕਿਆਆਖਿਸੁਣਾਵੈ॥ਅੰਨਾਬੋਲਾਖੁਇਉਝੜਿਪਾਇ॥ਮਨਮੁ
ਖੁਅੰਧਾਆਵੈਜਾਇ॥ਬਿਨੁਸਤਿਗੁਰਭੇਟੇਥਾਇਨਪਾਇ॥ਨਾਨਕਪੂਰਬਿਲਿਖਿਆਕ
ਮਾਇ॥੨॥ਪਉੜੀ॥ ॥ਜਿਨਕੇਚਿਤਕਠੋਰਹਹਿਸੇਬਹਹਿਨਸਤਿਗੁਰਪਾਸਿ॥ਓਥੈ
ਸਚੁਵਰਤਦਾਕੂੜਿਆਰਾਚਿਤਉਦਾਸਿ॥ਓਇਵਲੁਛਲੁਕਰਿਝਤਿਕਢਦੇਫਿਰਿਜਾਇਬ
ਹਹਿਕੂੜਿਆਰਾਪਾਸਿ॥ਵਿਚਿਸਚੇਕੂੜੁਨਗਡਈਮਨਿਵੇਖਹੁਕੋਨਿਰਜਾਸਿ॥ਕੂੜਿਆਰ
ਕੂੜਿਆਰੀਜਾਇਰਲੇਸਚਿਆਰਸਿਖਬੈਠੇਸਤਿਗੁਰਪਾਸਿ॥੨੬॥ਸਲੋਕਮ:੫ ॥
ਰਹਦੇਖੁਹਦੇਨਿੰਦਕਮਾਰਿਅਨੁਕਰਿਆਪੇਆਹਰੁ॥ਸੰਤਸਹਾਈਨਾਨਕਾਵਰਤੈਸਭਜਾਹ
ਰੁ॥੧॥ਮ:੫ ॥ਮੁੰਢਹੁਭੁਲੇਮੁੰਢਤੇਕਿਥੈਪਾਇਨਿਹਥੁ॥ਤਿੰਨੈਮਾਰੇਨਾਨਕਾਜਿਕਰਣਕਾ
ਰਣਸਮਰਥੁ॥੨॥ਪਉੜੀ॥ਮ:੫ ॥ਲੈਫਾਹੇਰਾਤੀਤੁਰਹਿਪ੍ਰਭੁਜਾਣੈਪ੍ਰਾਣੀ॥ਤਕ
ਹਿਨਾਰਿਪਰਾਈਆਲੁਕਿਅੰਦਰਿਠਾਣੀ॥ਸੰਨੀਦੇਨਿਵਿਖੰਮਥਾਇਮਿਠਾਮਦੁਮਾਣੀ॥
ਕਰਮੀਆਪੋਆਪਣੀਆਪੇਪਛੁਤਾਣੀ॥ਅਜਰਾਈਲੁਫਰੇਸਤਾਤਿਲਪੀੜੇਘਾਣੀ॥
੨੭॥ਸਲੋਕਮ:੫ ॥ਸੇਵਕਸਚੇਸਾਹਕੇਸੇਈਪਰਵਾਣੁ॥ਦੂਜਾਸੇਵਨਿਨਾਨਕਾਸੇਪ
ਚਿਪਚਿਮੁਏਅਜਾਣ॥੧॥ਮ:੫ ॥ਜੋਧੁਰਿਲਿਖਿਆਲੇਖੁਪ੍ਰਭਮੇਟਣਾਨਜਾਇ॥ਰਾ
ਮਨਾਮੁਧਨੁਵਖਰੋਨਾਨਕਸਦਾਧਿਆਇ॥੨॥ਪਉੜੀਮ:੫ ॥ਨਾਰਾਇਣਿਲਇਆਨਾ
ਠੂੰਗੜਾਪੈਰਕਿਥੈਰਖੈ॥ਕਰਦਾਪਾਪਅਮਿਤਿਆਨਿਤਾਵਿਸੋਚਖੈ॥ਨਿੰਦਾਕਰਦਾਪਚਿਮੁਆ
ਵਿਚਿਦੇਹੀਭਖੈ॥ਸਚੈਸਾਹਿਬਮਾਰਿਆਕਉਣੁਤਿਸਨੋਰਖੈ॥ਨਾਨਕਤਿਸੁਸਰਣਾਗਤੀ

ਜੋਪੁਰਖੁਅਲਖੁਅਲੇਖੋ॥੨੭॥ਸਲੋਕਮਃ੫ ॥ਨਰਕਘੋਰਬਹੁਦੁਖਘਣੇਅਕਿਰਤਘ
ਣਾਕਾਥਾਨੁ॥ਤਿਨਿਪ੍ਰਭਿਮਾਰੇਨਾਨਕਾਹੋਇਹੋਇਮੁਏਹਰਾਮੁ॥੧॥ਮਃ੫ ॥ਅਵਖਧਸ
ਭੇਕੀਤਿਅਨੁਨਿੰਦਕਕਾਦਾਰੂਨਾਹਿ॥ਆਪਿਭੁਲਾਏਨਾਨਕਾਪਚਿਪਚਿਜੋਨੀਪਾਹਿ॥੨॥
ਪਉੜੀਮਃ੫ ॥ਤੁਸਿਦਿਤਾਪੂਰੈਸਤਿਗੁਰੂਹਰਿਧਨੁਸਚੁਅਖੁਟੁ॥ਸਭਿਅੰਦੇਸੇ
ਮਿਟਿਗਏਜਮਕਾਭਉਛੁਟੁ॥ਕਾਮਕ੍ਰੋਧਬੁਰਿਆਈਆਂਸੰਗਿਸਾਧੂਤੁਟੁ॥ਵਿਣੁਸਚੇ
ਦੂਜਾਸੇਵਦੇਹੁਇਮਰਸਨਿਬੁਟੁ॥ਨਾਨਕਕਉਗੁਰਿਬਖਸਿਆਨਾਮੈਸੰਗਿਜੁਟੁ॥੨੮॥
ਸਲੋਕਮਃ੪ ॥ਤਪਾਨਹੋਵੈਅੰਦ੍ਰਹੁਲੋਭੀਨਿਤਮਾਇਆਨੋਫਿਰੈਜਜਮਾਲਿ
ਆ॥ਅਗੋਦੇਸਦਿਆਸਤੈਦੀਭਿਖਿਆਲਏਨਾਹੀਪਿਛੋਦੇਪਛੁਤਾਇਕੈਆਣਿ
ਤਪੈਪੁਤੁਵਿਚਿਬਹਾਲਿਆ॥ਪੰਚਲੋਗਸਭਿਹਸਣਲਗੇਤਪਾਲੋਭਿਲਹਰਿਹੈਗਾਲਿ
ਆ॥ਜਿਥੈਥੋੜਾਧਨੁਵੇਖੈਤਿਥੈਤਪਾਭਿਟੈਨਾਹੀਧਨਿਬਹੁਤੈਡਿਠੈਤਪੈਧਰਮੁਹਾਰਿਆ॥
ਭਾਈਏਹੁਤਪਾਨਹੋਵੀਬਗੁਲਾਹੈਬਹਿਸਾਧਜਨਾਵੀਚਾਰਿਆ॥ਸਤਪੁਰਖਕੀਤਪਾ
ਨਿੰਦਾਕਰੈਸੰਸਾਰੈਕੀਉਸਤਤੀਵਿਚਿਹੋਵੈਏਤੁਦੋਖੈਤਪਾਦਯਿਮਾਰਿਆ॥ਮਹਾਪੁਰਖਾਂ
ਕੀਨਿੰਦਾਕਾਵੇਖੁਜਿਤਪੇਨੋਫਲੁਲਗਾਸਭੁਗਇਆਤਪੇਕਾਘਾਲਿਆ॥ਬਾਹਰਿਬ
ਹੈਪੰਚਾਵਿਚਿਤਪਾਸਦਾਏ॥ਅੰਦਰਿਬਹੈਤਪਾਪਾਪਕਮਾਏ॥ਹਰਿਅੰਦਰਲਾਪਾਪੁ
ਪੰਚਾਨੋਉਘਾਕਰਿਵੇਖਾਲਿਆ॥ਧਰਮਰਾਇਜਮਕੰਕਰਾਨੋਆਖਿਛਡਿਆਏਸੁਤਪੇ
ਨੋਤਿਥੈਖੜਿਪਾਇਹੁਜਿਥੈਮਹਾਮਹਾਂਹਤਿਆਰਿਆ॥ਫਿਰਿਏਸੁਤਪੇਦੈਮੁਹਿਕੋ
ਈਲਗਹੁਨਾਹੀਏਹੁਸਤਿਗੁਰਿਹੈਫਿਟਕਾਰਿਆ॥ਹਰਿਕੈਦਰਿਵਰਤਿਆਸੁਨਾਨ
ਕਆਖਿਸੁਣਾਇਆ॥ਸੋਬੂਝੈਜੁਦਯਿਸਵਾਰਿਆ॥੧॥ਮਃ੪ ॥ਹਰਿਭਗਤਾਂਹ
ਰਿਆਰਾਧਿਆਹਰਿਕੀਵਡਿਆਈ॥ਹਰਿਕੀਰਤਨੁਭਗਤਨਿਤਗਾਂਵਦੇਹਰਿਨਾਮੁਸੁ
ਖਦਾਈ॥ਹਰਿਭਗਤਾਂਨੋਨਿਤਨਾਵੈਦੀਵਡਿਆਈਬਖਸੀਅਨੁਨਿਤਚੜੈਸਵਾਈ॥
ਹਰਿਭਗਤਾਂਨੋਥਿਰੁਘਰੀਬਹਾਲਿਅਨੁਅਪਣੀਪੈਜਰਖਾਈ॥ਨਿੰਦਕਾਂਪਾਸਹੁਹ
ਰਿਲੇਖਾਮੰਗਸੀਬਹੁਦੇਇਸਜਾਈ॥ਜੇਹਾਨਿੰਦਕਆਪਣੈਜੀਇਕਮਾਵਦੇਤੇਹੋਫਲੁ
ਪਾਈ॥ਅੰਦਰਿਕਮਾਣਾਸਰਪਰਉਘੜੈਭਾਵੈਕੋਈਬਹਿਧਰਤੀਵਿਚਿਕਮਾਈ॥

ਜਨਨਾਨਕੁਦੇਖਿਵਿਗਸਿਆਹਰਿਕੀਵਡਿਆਈ॥੨॥ਪਉੜੀਮਃ੫ ॥ਭਗ
ਤਜਨਾਂਕਾਰਾਖਾਹਰਿਆਪਿਹੈਕਿਆਪਾਪੀਕਰੀਐ॥ਗੁਮਾਨੁਕਰਹਿਮੂੜਗੁਮਾਨੀਆ
ਵਿਸੁਖਾਧੀਮਰੀਐ॥ਆਇਲਗੇਨੀਦਿਹਥੋੜੜੇਜਿਉਪਕਾਖੇਤੁਲੁਣੀਐ॥ਜੇਹੇ
ਕਰਮਕਮਾਵਦੇਤੇਵੇਹੋਭਣੀਐ॥ਜਨਨਾਨਕਕਾਖਸਮੁਵਡਾਹੈਸਭਨਾਦਾਧਣੀਐ
॥੩੦॥ਸਲੋਕਮਃ੪ ॥ਮਨਮੁਖਮੂਲਹੁਭੁਲਿਆਵਿਚਿਲਬੁਲੋਭੁਅਹੰਕਾ
ਰੁ॥ਝਗੜਾਕਰਦਿਆਅਨਦਿਨੁਗੁਦਰੈਸਬਦਿਨਕਰਹਿਵੀਚਾਰੁ॥ਸੁਧਿਮਤਿਕਰਤੈ
ਸਭਹਿਰਿਲਈਬੋਲਨਿਸਭੁਵਿਕਾਰੁ॥ਦਿਤੈਕਿਤੈਨਸੰਤੋਖੀਅਹਿਅੰਤਰਿਤਿਸਨਾ
ਬਹੁਅਗਿਆਨੁਅੰਧਾਰੁ॥ਨਾਨਕਮਨਮੁਖਾਨਾਲੋਤੁਟੀਭਲੀਜਿਨਮਾਇਆਮੋਹਪਿਆ
ਰੁ॥੧॥ਮਃ੪ ॥ਜਿਨਾਅੰਦਰਿਦੂਜਾਭਾਉਹੈਤਿਨਾਗੁਰਮੁਖਿਪ੍ਰੀਤਿਨਹੋਇ॥ਓਹੁਆਵੈਜਾ
ਇਭਵਾਈਐਸੁਪਨੈਸੁਖੁਨਕੋਇ॥ਕੂੜੁਕਮਾਵੈਕੂੜੁਉਚਰੈਕੂੜਿਲਗਿਆਕੂੜੁਹੋਇ॥
ਮਾਇਆਮੋਹੁਸਭੁਦੁਖੁਹੈਦੁਖਿਬਿਨਸੈਦੁਖੁਰੋਇ॥ਨਾਨਕਧਾਤੁਲਿਵੈਜੋੜੁਨਆਵਈ
ਜੇਲੋਚੈਸਭੁਕੋਇ॥ਜਿਨਕਉਪੋਤੈਪੁੰਨੁਪਇਆਤਿਨਾਗੁਰਸਬਦੀਸੁਖੁਹੋਇ॥੨॥ਪ
ਉੜੀਮਃ੫ ॥ਨਾਨਕਵੀਚਾਰਹਿਸੰਤਮੁਨਿਜਨਾਂਚਾਰਿਵੇਦਕਹੰਦੇ॥ਭਗਤਮੁਖੈਤੇਬੋ
ਲਦੇਸੇਵਚਨਹੋਵੰਦੇ॥ਪਰਗਟਪਾਹਾਰੈਜਾਪਦੇਸਭਿਲੋਕਸੁਣੰਦੇ॥ਸੁਖੁਨਪਾਇਨਿਮੁਗ
ਧਨਰਸੰਤਨਾਲਿਖਹੰਦੇ॥ਓਇਲੋਚਨਿਓਨਾਗੁਣੈਨੋਓਇਅਹੰਕਾਰਿਸੜੰਦੇ॥ਓਇਵੇ
ਚਾਰੇਕਿਆਕਰਹਿਜਾਂਭਾਗਧੁਰਿਮੰਦੇ॥ਜੋਮਾਰੇਤਿਨਿਪਾਰਬ੍ਰਹਮਿਸੇਕਿਸੈਨਸੰਦੇ॥ਵੈਰੁ
ਕਰਨਿਨਿਰਵੈਰਨਾਲਿਧਰਮਿਨਿਆਇਪਚੰਦੇ॥ਜੋਜੋਸੰਤਿਸਰਾਪਿਆਸੇਫਿਰਹਿਭ
ਵੰਦੇ॥ਪੇਡੁਮੁੰਢਾਹੂਕਟਿਆਤਿਸੁਡਾਲਸੁਕੰਦੇ॥੩੧॥ਸਲੋਕਮਃ੫ ॥ਗੁਰ
ਨਾਨਕਹਰਿਨਾਮੁਦ੍ਰਿੜਾਇਆਭੰਨਣਘੜਣਸਮਰਥੁ॥ਪ੍ਰਭੁਸਦਾਸਮਾਲਹਿਮਿਤ੍ਰ
ਤੂਦੁਖੁਸਬਾਇਆਲਥੁ॥੧॥ਮਃ੫ ॥ਖੁਧਿਆਵੰਤੁਨਜਾਣਈਲਾਜਕੁਲਾਜ
ਕੁਬੋਲੁ॥ਨਾਨਕੁਮਾਂਗੈਨਾਮੁਹਰਿਕਰਿਕਿਰਪਾਸੰਜੋਗੁ॥੨॥ਪਉੜੀ॥
ਜੇਵੇਹੇਕਰਮਕਮਾਵਦਾਤੇਵੇਹੇਫਲਤੇ॥ਚਬੇਤਤਾਲੋਹਸਾਰੁਵਿਚਿਸੰਘੈਪਲਤੇ॥
ਘਤਿਗਲਾਵਾਂਚਾਲਿਆਤਿਨਿਦੂਤਿਅਮਲਤੇ॥ਕਾਈਆਸਨਪੁੰਨੀਆਨਿਤ

ਪਰਮਲੁਹਿਰਤੇ॥ਨਕੀਆਨਜਾਵੈਅਕਿਰਤਘਣਾਵਿਚਿਜੋਨੀਫਿਰਤੇ॥ਸਭੇਧਿਗੰਨਿ
ਖੁਟੀਅਸੁਹਿਰਿਲਈਅਸੁਧਰਤੇ॥ਵਿਣੁਕਲਹਨਦੇਵਦਾਤਾਂਲਇਆਕਰਤੇ॥
ਜੋਜੋਕਰਤੇਅਹੰਮੇਉਝੜਿਧਰਤੀਪੜਤੇ॥੩੨॥ਸਲੋਕਮਃ੩ ॥ਗੁਰਮੁਖਿ
ਗਿਆਨੁਬਿਬੇਕਬੁਧਿਹੋਇ॥ਹਰਿਗੁਣਗਾਵੈਹਿਰਦੈਹਾਰੁਪਰੋਇ॥ਪਵਿਤੁਪਾਵਨੁ
ਪਰਮਬੀਚਾਰੀ॥ਜਿਓਸੁਮਿਲੈਤਿਸੁਪਾਰਿਉਤਾਰੀ॥ਅੰਤਰਿਹਰਿਨਾਮੁਬਾਸਨਾਸਮ
ਣੀ॥ਹਰਿਦਰਿਸੋਭਾਮਹਾਉਤਮਬਾਣੀ॥ਜਿਪੁਰਖੁਸੁਣੈਸੁਹੋਇਨਿਹਾਲੁ॥ਨਾਨਕ
ਸਤਿਗੁਰਮਿਲਿਐਪਾਇਆਨਾਮੁਧਨੁਮਾਲੁ॥੧॥ਮਃ੪ ॥ਸਤਿਗੁਰਕੇਜੀਅਕੀਸ
ਰਨਜਾਪੈਕਿਪੂਰੈਸਤਿਗੁਰਭਾਵੈ॥ਗੁਰਸਿਖਾਂਅੰਦਰਿਸਤਿਗੁਰੂਵਰਤੈਜੋਸਿਖਾਂਨੋਲੋ
ਚੈਸੋਗੁਰਖੁਸੀਆਵੈ॥ਸਤਿਗੁਰੁਆਖੈਸੁਕਾਰਕਮਾਵਨਿਸੁਜਪੁਕਮਾਵਹਿਗੁਰਸਿਖਾਂ
ਕੀਘਾਲਸਚਾਥਾਇਪਾਵੈ॥ਵਿਣੁਸਤਿਗੁਰਕੇਹੁਕਮੈਜਿਗੁਰਸਿਖਾਂਪਾਸਹੁਕੰਮੁ
ਕਰਾਇਆਲੋੜੇਤਿਸੁਗੁਰਸਿਖੁਫਿਰਿਨੇੜਿਨਆਵੈ॥ਗੁਰਸਤਿਗੁਰਅਗੈਕੋਜੀ
ਉਲਾਇਘਾਲੈਤਿਸੁਅਗੈਗੁਰਸਿਖੁਕਾਰਕਮਾਵੈ॥ਜੋਠਗੀਆਵੈਠਗੀਉਠਿਜਾ
ਇਤਿਸੁਨੇੜੈਗੁਰਸਿਖੁਮੂਲਿਨਆਵੈ॥ਬ੍ਰਹਮੁਬੀਚਾਰੁਨਾਨਕੁਆਖਿਸੁਣਾਵੈ
॥ਜਿਵਿਣੁਸਤਿਗੁਰਕੇਮਨੁਮੰਨੇਕੰਮੁਕਰਾਏਸੋਜੰਤੁਮਹਾਦੁਖੁਪਾਵੈ॥੨॥ਪਉੜੀ
॥ਤੂੰਸਚਾਸਾਹਿਬੁਅਤਿਵਡਾਤੁਹਿਜੇਵਡੁਤੂੰਵਡਵਡੇ॥ਜਿਸੁਤੂੰਮੇਲਹਿਸੋਤੁਧੁ
ਮਿਲੈਤੂੰਆਪੇਬਖਸਿਲੈਹਿਲੇਖਾਛਡੇ॥ਜਿਸਨੋਤੂੰਆਪਿਮਿਲਾਇਦਾਸੋਸ
ਤਿਗੁਰੁਸੇਵੇਮਨੁਗਡਗਡੇ॥ਤੂੰਸਚਾਸਾਹਿਬੁਸਚੁਤੂਸਭੁਜੀਉਪਿੰਡੁਚੰਮੁਤੇਰਾ
ਹਡੇ॥ਜਿਉਭਾਵੈਤਿਉਰਖੁਤੂੰਸਚਿਆਨਾਨਕਮਨਿਆਸਤੇਰੀਵਡਵਡੇ॥
੩੩॥੧॥ ਸੁਧੁ

ਗਉੜੀਕੀਵਾਰਮਹਲਾ੫ ਰਾਇਕਮਾਲਦੀਮੋਜਦੀਕੀਵਾਰਕੀਧੁਨਿਉਪ
ਰਿਗਾਵਣੀ॥

ੴਸਤਿਗੁਰਪ੍ਰਸਾਦਿ॥ ॥ਸਲੋਕਮਃ੫ ॥ਹਰਿਹਰਿਨਾਮੁ
ਜੋਜਨੁਜਪੈਸੋਆਇਆਪਰਵਾਣੁ॥ਤਿਸੁਜਨਕੈਬਲਿਹਾਰਣੈਜਿਨਿਭਜਿਆ

ਪ੍ਰਭੁਨਿਰਬਾਣੁ॥ਜਨਮਮਰਣਦੁਖੁਕਟਿਆ॥ਹਰਿਭੇਟਿਆਪੁਰਖੁਸੁਜਾਣੁ॥ਸੰਤਸੰਗਿਸਾਗਰੁ
ਤਰੇਜਨਨਾਨਕਸਚਾਤਾਣੁ॥੧॥ਮਃ੫ ॥ਭਲਕੇਉਠਿਪਰਾਹੁਣਾਮੇਰੈਘਰਿਆਵਉ॥
ਪਾਉਪਖਾਲਾਤਿਸਕੇਮਨਿਤਨਿਨਿਤਭਾਵਉ॥ਨਾਮੁਸੁਣੇਨਾਮੁਸੰਗ੍ਰਹੈਨਾਮੇਲਿਵਲਾਵਉ
॥ਗ੍ਰਿਹੁਧਨੁਸਭੁਪਵਿਤ੍ਰੁਹੋਇਹਰਿਕੇਗੁਣਗਾਵਉ॥ਹਰਿਨਾਮਵਾਪਾਰੀਨਾਨਕਾਵਡਭਾਗੀ
ਪਾਵਉ॥੨॥ਪਉੜੀ॥ ॥ਜੋਤੁਧੁਭਾਵੈਸੋਭਲਾਸਚੁਤੇਰਾਭਾਣਾ॥ਤੂਸਭਮਹਿਇਕੁਵ
ਰਤਦਾਸਭਮਾਹਿਸਮਾਣਾ॥ਥਾਨਥਨੰਤਰਿਰਵਿਰਹਿਆਜੀਅਅੰਦਰਿਜਾਣਾ॥ਸਾਧਸੰਗਿ
ਮਿਲਿਪਾਈਐਮਨਿਸਚੇਭਾਣਾ॥ਨਾਨਕਪ੍ਰਭਸਰਣਾਗਤੀਸਦਸਦਕੁਰਬਾਣਾ॥੧॥ਸ
ਲੋਕਮਃ੫ ॥ਚੇਤਾਈਤਾਂਚੇਤਿਸਾਹਿਬੁਸਚਾਸੋਧਣੀ॥ਨਾਨਕਸਤਿਗੁਰੁਸੇਵਿਚ
ੜਿਬੋਹਿਥਿਭਉਜਲੁਪਾਰਿਪਉ॥੧॥ਮਃ੫ ॥ਵਾਊਸੰਦੇਕਪੜੇਪਹਿਰਹਿਗਰਬਿਗਵਾਰ॥
ਨਾਨਕਨਾਲਿਨਚਲਨੀਜਲਿਬਲਿਹੋਏਛਾਰੁ॥੨॥ਪਉੜੀ॥ ॥ਸੇਈਉਬਰੇਜਗੈਵਿ
ਚਿਜੋਸਚੈਰਖੇ॥ਮੁਹਿਡਿਠੈਤਿਨਕੈਜੀਵੀਐਹਰਿਅੰਮ੍ਰਿਤੁਚਖੇ॥ਕਾਮੁਕ੍ਰੋਧੁਲੋਭੁਮੋਹੁਸੰਗਿਸ
ਧਾਭਖੇ॥ਕਰਿਕਿਰਪਾਪ੍ਰਭਿਆਪਣੀਹਰਿਆਪਿਪਰਖੇ॥ਨਾਨਕਚਲਤਨਜਾਪਨੀਕੋਸਕੈ
ਨਦਖੇ॥੨॥ਸਲੋਕਮਃ੫ ॥ਨਾਨਕਸੋਈਦਿਨਸੁਸੁਹਾਵੜਾਜਿਤੁਪ੍ਰਭੁਆਵੈਚਿਤਿ॥
ਜਿਤੁਦਿਨਿਵਿਸਰੈਪਾਰਬ੍ਰਹਮੁਫਿਟੁਭਲੇਰੀਰੁਤਿ॥੧॥ਮਃ੫ ॥ਨਾਨਕਮਿਤ੍ਰਾਈਤਿਸੁਸਿ
ਉਸਭਕਿਛੁਜਿਸਕੈਹਾਥਿ॥ਕੁਮਿਤ੍ਰਾਸੇਈਕਾਂਢੀਅਹਿਇਕਵਿਖਨਚਲਹਿਸਾਥਿ॥੨॥
ਪਉੜੀ॥ ॥ਅੰਮ੍ਰਿਤੁਨਾਮੁਨਿਧਾਨੁਹੈਮਿਲਿਪੀਵਹੁਭਾਈ॥ਜਿਸੁਸਿਮਰਤਸੁਖੁਪਾਈਐ
ਸਭਤਿਖਾਬੁਝਾਈ॥ਕਰਿਸੇਵਾਪਾਰਬ੍ਰਹਮਗੁਰਭੁਖਰਹੈਨਕਾਈ॥ਸਗਲਮਨੋਰਥਪੁੰਨਿਆ
ਅਮਰਾਪਦੁਪਾਈ॥ਤੁਧੁਜੇਵਡੁਤੂਹੈਪਾਰਬ੍ਰਹਮਨਾਨਕਸਰਣਾਈ॥੩॥ਸਲੋਕਮਃ੫
॥ਡਿਠੜੋਹਭਠਾਇਊਣਨਕਾਈਜਾਇ॥ਨਾਨਕਲਧਾਤਿਨਸੁਆਉਜਿਨਾਸਤਿਗੁਰਿਭੇਟਿ
ਆ॥੧॥ਮਃ੫ ॥ਦਾਮਨੀਚਮਤਕਾਰਤਿਉਵਰਤਾਰਾਜਗਖੇ॥ਵਥੁਸੁਹਾਵੀਜਾਇਨਾਨ
ਕਨਾਉਜਪੰਦੋਤਿਸੁਧਣੀ॥੨॥ਪਉੜੀ॥ ॥ਸਿੰਮ੍ਰਿਤਿਸਾਸਤ੍ਰਸੋਧਿਸਭਿਕਿਨੈਕੀਮਨ
ਜਾਣੀ॥ਜੋਜਨੁਭੇਟੈਸਾਧਸੰਗਿਸੋਹਰਿਰੰਗੁਮਾਣੀ॥ਸਚੁਨਾਮੁਕਰਤਾਪੁਰਖੁਏਹਰਤਨਾਖਾ
ਣੀ॥ਮਸਤਕਿਹੋਵੈਲਿਖਿਆਹਰਿਸਿਮਰਿਪਰਾਣੀ॥ਤੋਸਾਦਿਚੈਸਚੁਨਾਮੁਨਾਨਕਮਿਹਮਾ

ਨੀ॥੪॥ਸਲੋਕਮ:੫ ॥ਅੰਤਰਿਚਿੰਤਾਨੈਣੀਸੁਖੀਮੂਲਿਨਉਤਰੈਭੁਖ॥ਨਾਨਕਸਚੇਨਾਮ
ਬਿਨੁਕਿਸੈਨਲਥੋਦੁਖੁ॥੧॥ਮ:੫ ॥ਮੁਠੜੇਸੇਈਸਾਥਜਿਨੀਸਚੁਨਲਦਿਆ॥ਨਾਨਕਸੇ
ਸਾਬਾਸਿਜਿਨੀਗੁਰਮਿਲਿਇਕੁਪਛਾਣਿਆ॥੨॥ਪਉੜੀ॥ ॥ਜਿਥੈਬੈਸਨਿਸਾਧਜ
ਨਸੋਥਾਨੁਸੁਹੰਦਾ॥ਓਇਸੇਵਨਿਸੰਮ੍ਰਿਥੁਆਪਣਾਬਿਨਸੈਸਭੁਮੰਦਾ॥ਪਤਿਤਉਧਾਰਣਪਾ
ਰਬ੍ਰਹਮਸੰਤਬੇਦੁਕਹੰਦਾ॥ਭਗਤਿਵਛਲੁਤੇਰਾਬਿਰਦੁਹੈਜੁਗਿਜੁਗਿਵਰਤੰਦਾ॥ਨਾਨਕੁ
ਜਾਚੈਏਕੁਨਾਮੁਮਨਿਤਨਿਭਾਵੰਦਾ॥੫॥ਸਲੋਕਮ:੫ ॥ਚਿੜੀਚੁਹਕੀਪਹੁਫੁਟੀਵਗ
ਨਿਬਹੁਤੁਤਰੰਗ॥ਅਚਰਜਰੂਪਸੰਤਨਰਚੇਨਾਨਕਨਾਮਹਿਰੰਗ॥੧॥ਮ:੫ ॥ਘਰਮੰਦਰ
ਖੁਸੀਆਤਹੀਜਹਤੂਆਵਹਿਚਿਤਿ॥ਦੁਨੀਆਕੀਆਵਡਿਆਈਆਨਾਨਕਸਭਿਕੁਮਿਤ
॥੨॥ਪਉੜੀ॥ ॥ਹਰਿਧਨੁਸਚੀਰਾਸਿਹੈਕਿਨੈਵਿਰਲੈਜਾਤਾ॥ਤਿਸੈਪਰਾਪਤਿਭਾਇਰ
ਹੁਜਿਸੁਦੇਇਬਿਧਾਤਾ॥ਮਨਤਨਭੀਤਰਿਮਉਲਿਆਹਰਿਰੰਗਿਜਨੁਰਾਤਾ॥ਸਾਧਸੰਗਿਗੁਣ
ਗਾਇਆਸਭਿਦੋਖਹਖਾਤਾ॥ਨਾਨਕਸੋਈਜੀਵਿਆਜਿਨਿਇਕੁਪਛਾਤਾ॥੬॥ਸਲੋਕਮ:੫
॥ਖਖੜੀਆਸੁਹਾਵੀਆਲਗੜੀਆਅਕਕੰਠਿ॥ਬਿਰਹਵਿਛੋੜਾਧਣੀਸਿਉਨਾਨਕ
ਸਹਸੈਦੀਠਿ॥੧॥ਮ:੫ ॥ਵਿਸਾਰੇਦੇਮਰਿਗਏਮਰਿਨਸਕਹਿਮੂਲਿ॥ਵੇਮੁਖਹੋਏਰਾਮ
ਤੇਜਿਉਤਸਕਰਉਪਰਿਸੂਲਿ॥੨॥ਪਉੜੀ॥ ॥ਸੁਖਨਿਧਾਨੁਪ੍ਰਭੁਏਕੁਹੈਅਬਿਨਾਸੀਸੁ
ਣਿਆ॥ਜਲਿਥਲਿਮਹੀਅਲਿਪੂਰਿਆਘਟਿਘਟਿਹਰਿਭਾਣਿਆ॥ਊਚਨੀਚਸਭਇ
ਕਸਮਾਨਿਕੀਟਹਸਤੀਬਣਿਆ॥ਮੀਤਸਖਾਸੁਤਬੰਧਿਪੋਸਭਿਤਿਸਦੇਜਾਣਿਆ॥ਤੁਸਿਨਾ
ਨਕੁਦੇਵੈਜਿਸੁਨਾਮੁਤਿਨਿਹਰਿਰੰਗੁਮਾਣਿਆ॥੭॥ਸਲੋਕਮ:੫ ॥ਜਿਨਾਸਾਸਿਗਿਰਾਸਿ
ਨਵਿਸਰੈਹਰਿਨਾਮਾਂਮਨਿਮੰਤੁ॥ਧੰਨੁਸਿਸੇਈਨਾਨਕਾਪੂਰਨੁਸੋਈਸੰਤੁ॥੧॥ਮ:੫ ॥ਅਠੇਪ
ਹਰਭਉਦਾਫਿਰੈਖਾਵਣਸੰਦੜੈਸੂਲਿ॥ਦੋਜਕਿਪਉਦਾਕਿਉਰਹੈਜਾਚਿਤਿਨਹੋਇਰਸੂ
ਲਿ॥੨॥ਪਉੜੀ॥ ॥ਤਿਸੈਸਰੇਵਹੁਪ੍ਰਾਣੀਹੋਜਿਸਦੈਨਾਉਪਲੈ॥ਐਥੈਰਹਹੁਸੁਹੇ
ਲਿਆਅਗੈਨਾਲਿਚਲੈ॥ਘਰੁਬੰਧਹੁਸਚਧਰਮਕਾਗਡਿਥੰਮੁਅਹਲੈ॥ਓਟਲੈਹੁਨਾ
ਇਣੈਦੀਨਦੁਨੀਆਝਲੈ॥ਨਾਨਕਪਕੜੇਚਰਣਹਰਿਤਿਸੁਦਰਗਹਮਲੈ॥੮॥ਸਲੋਕ
ਮ:੫ ॥ਜਾਚਕੁਮੰਗੈਦਾਨੁਦੇਹਿਪਿਆਰਿਆ॥ਦੇਵਣਹਾਰੁਦਾਤਾਰੁਮੈਨਿਤਚਿਤਾਰਿਆ

॥ਨਿਖੁਟਿਨਜਾਈਮੂਲਿਅਤੁਲਭੰਡਾਰਿਆ॥ਨਾਨਕਸਬਦੁਅਪਾਰੁਤਿਨਿਸਭੁਕਿਛੁਸਾਰਿ
ਆ॥੧॥ਮ:੫ ॥ਸਿਖਹੁਸਬਦੁਪਿਆਰਿਹੋਜਨਮਮਰਣਕੀਟੇਕ॥ਮੁਖਊਜਲਸਦਾਸੁਖੀ
ਨਾਨਕਸਿਮਰਤਏਕ॥੨॥ਪਉੜੀ॥ ॥ਓਥੈਅੰਮ੍ਰਿਤੁਵੰਡੀਐਸੁਖੀਆਹਰਿਕਰਣੇ॥
ਜਮਕੈਪੰਥਿਨਪਾਈਅਹਿਫਿਰਿਨਾਹੀਮਰਣੇ॥ਜਿਸਨੋਆਇਆਪ੍ਰੇਮਰਸੁਤਿਸੈਹੀਜਰ
ਣੇ॥ਬਾਣੀਉਚਰਹਿਸਾਧਜਨਅਮਿਉਚਲਹਿਝਰਣੇ॥ਪੇਖਿਦਰਸਨੁਨਾਨਕੁਜੀਵਿਆ
ਮਨਅੰਦਰਿਧਰਣੇ॥੯॥ਸਲੋਕਮ:੫ ॥ਸਤਿਗੁਰਿਪੂਰੈਸੇਵਿਐਦੂਖਾਕਾਹੋਇਨਾ
ਸੁ॥ਨਾਨਕਨਾਮਿਅਰਾਧਿਐਕਾਰਜੁਆਵੈਰਾਸਿ॥੧॥ਮ:੫ ॥ਜਿਸੁਸਿਮਰਤਸੰਕਟ
ਛੁਟਹਿਅਨਦਮੰਗਲਬਿਸ੍ਰਾਮ॥ਨਾਨਕਜਪੀਐਸਦਾਹਰਿਨਿਮਖਨਬਿਸਰਉਨਾਮੁ॥੨॥
ਪਉੜੀ॥ ॥ਤਿਨਕੀਸੋਭਾਕਿਆਗਣੀਜਿਨੀਹਰਿਹਰਿਲਧਾ॥ਸਾਧਾਸਰਣੀਜੋਪ
ਵੈਸੋਛੁਟੈਬੰਧਾ॥ਗੁਣਗਾਵੈਅਬਿਨਾਸੀਐਜੋਨਿਗਰਭਿਨਦਧਾ॥ਗੁਰੁਭੇਟਿਆਪਾਰਬ੍ਰ
ਹਮੁਹਰਿਪੜਿਬੁਝਿਸਮਧਾ॥ਨਾਨਕਪਾਇਆਸੋਧਣੀਹਰਿਅਗਮਅਗਧਾ॥੧੦॥ਸਲੋ
ਕਮ:੫ ॥ਕਾਮੁਨਕਰਹੀਆਪਣਾਫਿਰਹਿਅਵਤਾਲੋਇ॥ਨਾਨਕਨਾਇਵਿਸਾਰਿਐ
ਸੁਖੁਕਿਨੇਹਾਹੋਇ॥੧॥ਮ:੫ ॥ਬਿਖੈਕਉੜਤਣਿਸਗਲਮਾਹਿਜਗਤਿਰਹੀਲਪਟਾ
ਇ॥ਨਾਨਕਜਨਿਵੀਚਾਰਿਆਮੀਠਾਹਰਿਕਾਨਾਉ॥੨॥ਪਉੜੀ॥ ॥ਇਹਨੀਸਾਣੀ
ਸਾਧਕੀਜਿਸੁਭੇਟਤਤਰੀਐ॥ਜਮਕੰਕਰੁਨੇੜਿਨਆਵਈਫਿਰਿਬਹੁੜਿਨਮਰੀਐ॥ਭਵ
ਸਾਗਰੁਸੰਸਾਰੁਬਿਖੁਸੋਪਾਰਿਉਤਰੀਐ॥ਹਰਿਗੁਣਗੁੰਫਹੁਮਨਿਮਾਲਹਰਿਸਭਮਲੁਪਰਹਰੀ
ਐ॥ਨਾਨਕਪ੍ਰੀਤਮਮਿਲਿਰਹੇਪਾਰਬ੍ਰਹਮਨਰਹਰੀਐ॥੧੧॥ਸਲੋਕਮ:੫ ॥ਨਾਨਕ
ਆਏਸੇਪਰਵਾਣੁਹੈਜਿਨਹਰਿਵੁਠਾਚਿਤਿ॥ਗਾਲੀਅਲਪਲਾਲੀਆਕੰਮਿਨਆਵਹਿ
ਮਿਤ॥੧॥ਮ:੫ ॥ਪਾਰਬ੍ਰਹਮੁਪ੍ਰਭੁਦ੍ਰਿਸਟੀਆਇਆਪੂਰਨਅਗਮਬਿਸਮਾਦ॥ਨਾ
ਨਕਰਾਮਨਾਮੁਧਨੁਕੀਤਾਪੂਰੇਗੁਰਪਰਸਾਦਿ॥੨॥ਪਉੜੀ॥ ॥ਧੋਹੁਨਚਲੀਖਸਮਨਾ
ਲਿਲਬਿਮੋਹਿਵਿਗੁਤੇ॥ਕਰਤਬਕਰਨਿਭਲੇਰਿਆਮਦਿਮਾਇਆਸੁਤੇ॥ਫਿਰਿਫਿਰਿ
ਜੂਨਿਭਵਾਈਅਨਿਜਮਮਾਰਗਿਮੁਤੇ॥ਕੀਤਾਪਾਇਨਿਆਪਣਾਦੁਖਸੇਤੀਜੁਤੇ॥ਨਾਨਕ
ਨਾਇਵਿਸਾਰਿਐਸਭਮੰਦੀਰੁਤੇ॥੧੨॥ਸਲੋਕਮ:੫ ॥ਉਠੰਦਿਆਬਹੰਦਿਆਸ

ਵੰਦਿਆਸੁਖੁਸੋਇ॥ਨਾਨਕਨਾਮਿਸਲਾਹਿਐਮਨੁਤਨੁਸੀਤਲੁਹੋਇ॥੧॥ਮਃ੫ ॥ਲਾਲ
ਚਿਅਟਿਆਨਿਤਫਿਰੈਸੁਆਰਥੁਕਰੇਨਕੋਇ॥ਜਿਸੁਗੁਰੁਭੇਟੈਨਾਨਕਾਤਿਸੁਮਨਿਵਸਿਆ
ਸੋਇ॥੨॥ਪਉੜੀ॥ ॥ਸਭੇਵਸਤੂਕਉੜੀਆਸਚੇਨਾਉਮਿਠਾ॥ਸਾਦੁਆਇਆਤਿ
ਨਹਰਿਜਨਾਂਚਖਿਸਾਧੀਡਿਠਾ॥ਪਾਰਬ੍ਰਹਮਿਜਿਸੁਲਿਖਿਆਮਨਿਤਿਸੈਵੁਠਾ॥ਇਕੁਨਿਰ
ਜਨੁਰਵਿਰਹਿਆਭਾਉਦੂਜਾਕੁਠਾ॥ਹਰਿਨਾਨਕੁਮੰਗੈਜੋੜਿਕਰਪ੍ਰਭੁਦੇਵੈਤੁਠਾ॥੧੩॥
ਸਲੋਕਮਃ੫ ॥ਜਾਚੜੀਸਾਸਾਰੁਜੋਜਾਚੰਦੀਹੇਕੜੋ॥ਗਾਲੀਬਿਆਵਿਕਾਰਨਾਨਕ
ਧਣੀਵਿਹੂਣੀਆ॥੧॥ਮਃ੫ ॥ਨੀਹਿਜਿਵਿਧਾਮੰਨੁਪਛਾਣੂਵਿਰਲੋਥਿਓ॥ਜੋੜਣ
ਹਾਰਾਸੰਤੁਨਾਨਕਪਾਧਰੁਪਧਰੋ॥੨॥ਪਉੜੀ॥ਸੋਈਸੇਵਿਹੁਜੀਅੜੇਦਾਤਾਬਖਸਿੰਦੁ॥
ਕਿਲਵਿਖਸਭਿਬਿਨਾਸੁਹੋਨਿਸਿਮਰਤਗੋਵਿੰਦੁ॥ਹਰਿਮਾਰਗੁਸਾਧੂਦਸਿਆਜਪੀਐਗੁਰ
ਮੰਤੁ॥ਮਾਇਆਸੁਆਦਸਭਿਫਿਕਿਆਹਰਿਮਨਿਭਾਵੰਦੁ॥ਧਿਆਇਨਾਨਕਪਰਮੇਸਰੈਜਿ
ਨਿਦਿਤੀਜਿੰਦੁ॥੧੪॥ਸਲੋਕਮਃ੫ ॥ਵੁਠਲਗੀਸਚੇਨਾਮਕੀਜੋਬੀਜੇਸੋਖਾਇ
ਤਿਸਾਹਿਪਰਾਪਤਿਨਾਨਕਾਜਿਸਨੋਲਿਖਿਆਆਇ॥੧॥ਮਃ੫ ॥ਮੰਗਣਾਤਸਚੁਇਕੁ
ਜਿਸੁਤੁਸਿਦੇਵੈਆਪਿ॥ਜਿਤੁਖਾਧੈਮਨੁਤ੍ਰਿਪਤੀਐਨਾਨਕਸਾਹਿਬਦਾਤਿ॥੨॥ਪਉ
ੜੀ॥ ॥ਲਾਹਾਜਗਮਹਿਸੇਖਟਹਿਜਿਨਹਰਿਧਨੁਰਾਸਿ॥ਦੁਤੀਆਭਾਉਨਜਾਣਨੀ
ਸਚੇਦੀਆਸ॥ਨਿਹਚਲੁਏਕੁਸਰੇਵਿਆਹੋਰੁਸਭਵਿਣਾਸੁ॥ਪਾਰਬ੍ਰਹਮੁਜਿਸੁਵਿਸ
ਰੈਤਿਸੁਬਿਰਥਾਸਾਸੁ॥ਕੰਠਿਲਾਇਜਨਰਖਿਆਨਾਨਕਬਲਿਜਾਸੁ॥੧੫॥ਸਲੋਕਮ
੫ ॥ਪਾਰਬ੍ਰਹਮਿਫੁਰਮਾਇਆਮੀਹੁਵੁਠਾਸਹਜਿਸੁਭਾਇ॥ਅੰਨੁਧੰਨੁਬਹੁਤੁਉਪ
ਜਿਆਪ੍ਰਿਥਮੀਰਜੀਤਿਪਤਿਅਘਾਇ॥ਸਦਾਸਦਾਗੁਣਉਚਰੈਦੁਖੁਦਾਲਦੁਗਇਆ
ਬਿਲਾਇ॥ਪੂਰਬਿਲਿਖਿਆਪਾਇਆਮਿਲਿਆਤਿਸੈਰਜਾਇ॥ਪਰਮੇਸਰਿਜੀਵਾ
ਲਿਆਨਾਨਕਤਿਸੈਧਿਆਇ॥੧॥ਮਃ੫ ॥ਜੀਵਨਪਦੁਨਿਰਬਾਣੁਇਕੋਸਿਮਰੀਐ
॥ਦੂਜੀਨਾਹੀਜਾਇਕਿਨਿਬਿਧਿਧੀਰੀਐ॥ਡਿਠਾਸਭੁਸੰਸਾਰੁਸੁਖੁਨਨਾਮਬਿਨੁ॥ਤਨੁਧਨੁ
ਹੋਸੀਛਾਰੁਜਾਣੈਕੋਇਜਨੁ॥ਰੰਗਰੂਪਰਸਬਾਦਿਕਿਕਰਹਿਪਰਾਣੀਆ॥ਜਿਸੁਭੁਲਾ
ਏਆਪਿਤਿਸੁਕਲਨਹੀਜਾਣੀਆ॥ਰੰਗਿਰਤੇਨਿਰਬਾਣੁਸਚਾਗਾਵਹੀ॥ਨਾਨਕਸਰਣਿ

ਦੁਆਰਿਜੇਤੁਧੁਭਾਵਹੀ॥੨॥ਪਉੜੀ॥ ॥ਜੰਮਣੁਮਰਣੁਨਤਿਨਕਉਜੋਹਰਿਲੜਿਲਾ
ਗੇ॥ਜੀਵਤਸੇਪਰਵਾਣੁਹੋਏਹਰਿਕੀਰਤਨਿਜਾਗੇ॥ਸਾਧਸੰਗੁਜਿਨਪਾਇਆਸੇਈਵਡਭਾ
ਗੇ॥ਨਾਇਵਿਸਰਿਐਧ੍ਰਿਗੁਜੀਵਣਾਤੂਟੇਕਚਧਾਗੇ॥ਨਾਨਕਧੂੜਿਪੁਨੀਤਸਾਧਲਖਕੋ
ਟਿਪ੍ਰਾਗੇ॥੧੬॥ਸਲੋਕਮਃ੫ ॥ਧਰਣਿਸੁਵੰਨੀਖੜਰਤਨਜੜਾਵੀਹਰਿਪ੍ਰੇਮ
ਪੁਰਖੁਮਨਿਵੁਠਾ॥ਸਭੇਕਾਜਸੁਹੇਲੜੇਥੀਏਗੁਰੁਨਾਨਕੁਸਤਿਗੁਰੁਤੁਠਾ॥੧॥ਮਃ੫॥
ਫਿਰਦੀਫਿਰਦੀਦਹਦਿਸਾਜਲਪਰਬਤਬਨਰਾਇ॥ਜਿਥੈਡਿਠਾਮਿਰਤਕੋਇਲ
ਬਹਿਠੀਆਇ॥੨॥ਪਉੜੀ॥ ॥ਜਿਸੁਸਰਬਸੁਖਾਫਲਲੋੜੀਅਹਿਸੋਸਚੁਕਮ
ਵਊ॥ਨੇੜੈਦੇਖਉਪਾਰਬ੍ਰਹਮੁਇਕੁਨਾਮੁਧਿਆਵਊ॥ਹੋਇਸਗਲਕੀਰੇਣੁਕਾਹਰਿਸੰ
ਗਿਸਮਾਵਊ॥ਦੂਖਨਦੇਈਕਿਸੈਜੀਅਪਤਿਸਿਉਘਰਿਜਾਵਊ॥ਪਤਿਤਪੁਨੀਤਕ
ਰਤਾਪੁਰਖੁਨਾਨਕਸੁਣਾਵਊ॥੧੭॥ਸਲੋਕਦੋਹਾਮਃ੫ ॥ਏਕੁਜਿਸਾਜਨੁਮੈਕੀ
ਆਸਰਬਕਲਾਸਮਰਥੁ॥ਜੀਉਹਮਾਰਾਖੰਨੀਐਹਰਿਮਨਤਨਸੰਦੜੀਵਥੁ॥੧॥ਮਃ
੫ ॥ਜੇਕਰੁਗਹਹਿਪਿਆਰੜੇਤੁਧੁਨਛੋਡਾਮੂਲਿ॥ਹਰਿਛੋੜਨਿਸੇਦੁਰਜਨਾਪੜਹਿ
ਦੋਜਕਕੈਸੂਲਿ॥੨॥ਪਉੜੀ॥ ॥ਸਭਿਨਿਧਾਨਘਰਿਜਿਸਦੈਹਰਿਕਰੇਸੁਹੋਵੈ॥
ਜਪਿਜਪਿਜੀਵਹਿਸੰਤਜਨਪਾਪਾਮਲੁਧੋਵੈ॥ਚਰਨਕਮਲਹਿਰਦੈਵਸਹਿਸੰਕਟਸ
ਭਿਖੋਵੈ॥ਗੁਰੁਪੂਰਾਜਿਸੁਭੇਟੀਐਮਰਿਜਨਮਿਨਰੋਵੈ॥ਪ੍ਰਭਦਰਸਪਿਆਸਨਾਨਕਘ
ਣੀਕਿਰਪਾਕਰਿਦੇਵੈ॥੧੮॥ਸਲੋਕਡਖਣਾਮਃ੫ ॥ਭੋਰੀਭਰਮੁਵਞਾਇਪਿਰੀਮੁ
ਹਬਤਿਹਿਕੂ॥ਜਿਥਹੁਵੰਞੈਜਾਇਤਿਥਾਊਮਉਜੂਦੁਸੋਇ॥੧॥ਮਃ੫ ॥ਚੜਿਕੈ
ਘੋੜੜੈਕੁੰਦੇਪਕੜਹਿਖੂੰਡੀਦੀਖੇਡਰੀ॥ਹੰਸਾਸੇਤੀਚਿਤੁਉਲਾਸਹਿਕੁਕੜਦੀਓਡਾ
ਰੀ॥੨॥ਪਉੜੀ॥ ॥ਰਸਨਾਉਚਰੈਹਰਿਸ੍ਰਵਣੀਸੁਣੈਸੋਉਧਰੈਮਿਤਾ॥ਹਰਿਜਸੁ
ਲਿਖਹਿਲਾਇਭਾਵਨੀਸੇਹਸਤਪਵਿਤਾ॥ਅਠਸਠਿਤੀਰਥਮਜਨਾਸਭਿਪੁੰਨਤਿਨਿ
ਕਿਤਾ॥ਸੰਸਾਰਸਾਗਰਤੇਉਧਰੇਬਿਖਿਆਗੜੁਜਿਤਾ॥ਨਾਨਕਲੜਿਲਾਇਉਧਾਰਿ
ਅਨੁਦਯੁਸੇਵਿਅਮਿਤਾ॥੧੯॥ਸਲੋਕਮਃ੫ ॥ਧੰਧੜੇਕੁਲਾਹਚਿਤਿਨਆ
ਵੈਹੇਕੜੋ॥ਨਾਨਕਸੇਈਤੰਨਫੁਟੰਨਿਜਿਨਾਸਾਂਈਵਿਸਰੈ॥੧॥ਮਃ੫ ॥ਪਰੇਤਹੁਕੀ

ਤੇਨੁਦੇਵਤਾਤਿਨਿਕਰਣੈਹਾਰੇ॥ਸਭੇਸਿਖਉਬਾਰਿਅਨੁਪ੍ਰਭਿਕਾਜਸਵਾਰੇ॥ਨਿੰਦਕਪ
ਕੜਿਪਛਾੜਿਅਨੁਝੂਠੇਦਰਬਾਰੇ॥ਨਾਨਕਕਾਪ੍ਰਭੁਵਡਾਹੈਆਪਿਸਾਜਿਸਵਾਰੇ॥੨
੦॥ਪਉੜੀ॥ ॥ਪ੍ਰਭੁਬੇਅੰਤੁਕਿਛੁਅੰਤੁਨਾਹਿਸਭੁਤਿਸੈਕਰਣਾ॥ਅਗਮਅਗੋਚਰੁ
ਸਾਹਿਬੋਜੀਆਂਕਾਪਰਣਾ॥ਹਸਤਦੇਇਪ੍ਰਤਿਪਾਲਦਾਭਰਣਪੋਖਣੁਕਰਣਾ॥ਮਿਹ
ਰਵਾਨੁਬਖਸਿੰਦੁਆਪਿਜਪਿਸਚੇਤਰਣਾ॥ਜੋਤੁਧੁਭਾਵੈਸੋਭਲਾਨਾਨਕਦਾਸਸਰਣਾ॥
੨੦॥ਸਲੋਕਮ:੫ ॥ਤਿੰਨਾਭੁਖਨਕਾਰਹੀਜਿਸਦਾਪ੍ਰਭੁਹੈਸੋਇ॥ਨਾਨਕਚਰਣੀ
ਲਗਿਆਉਧਰੈਸਭੋਕੋਇ॥੧॥ਮ:੫ ॥ਜਾਚਿਕੁਮੰਗੈਨਿਤਨਾਮੁਸਾਹਿਬੁਕਰੇਕ
ਬੂਲੁ॥ਨਾਨਕਪਰਮੇਸਰੁਜਜਮਾਨੁਤਿਸਹਿਭੁਖਨਮੂਲਿ॥੨॥ਪਉੜੀ॥
ਮਨੁਰਤਾਗੋਵਿੰਦਸੰਗਿਸਚੁਭੋਜਨੁਜੋੜੇ॥ਪ੍ਰੀਤਿਲਗੀਹਰਿਨਾਮਸਿਉਏਹਸਤੀਘ
ੋੜੇ॥ਰਾਜਮਿਲਖਖੁਸੀਆਘਣੀਧਿਆਇਮੁਖੁਨਮੋੜੇ॥ਢਾਢੀਦਰਿਪ੍ਰਭਮੰਗਣਾ
ਦਰੁਕਦੇਨਛੋਡੇ॥ਨਾਨਕਮਨਿਤਨਿਚਾਉਏਹੁਨਿਤਪ੍ਰਭਕਉਲੋੜੇ॥੨੧॥੧॥ਸੁਧੁਕੀਚੇ

ਰਾਗੁਗਉੜੀਭਗਤਾਂਕੀਬਾਣੀ

ੴਸਤਿਨਾਮੁਕਰਤਾਪੁਰਖੁਗੁਰਪ੍ਰਸਾਦਿ॥

ਗਉੜੀਗੁਆਰੇਰੀਸ੍ਰੀਕਬੀਰਜੀਉਕੇਚਉਪਦੇ॥੧੪
ਅਬਮੋਹਿਜਲਤਰਾਮੁਜਲੁਪਾਇਆ॥ਰਾਮਉਦਕਿਤਨੁਜਲਤਬੁਝਾਇਆ॥੧॥
ਰਹਾਉ॥ਮਨੁਮਾਰਣਕਾਰਣਿਬਨਜਾਈਐ॥ਸੋਜਲੁਬਿਨੁਭਗਵੰਤਨਪਾਈਐ॥੧॥ਜਿ
ਹਪਾਵਕਸੁਰਿਨਰਹੈਜਾਰੇ॥ਰਾਮਉਦਕਿਜਨਜਲਤਉਬਾਰੇ॥੨॥ਭਵਸਾਗਰਸੁਖਸਾਗਰ
ਮਾਹੀ॥ਪੀਵਿਰਹੇਜਲਨਿਖੁਟਤਨਾਹੀ॥੩॥ਕਹਿਕਬੀਰਭਜੁਸਾਰਿੰਗਪਾਨੀ॥ਰਾਮਉ
ਦਕਿਮੇਰੀਤਿਖਾਬੁਝਾਨੀ॥੪॥੧॥ਗਉੜੀਕਬੀਰਜੀ॥ ॥ਮਾਧਉਜਲਕੀਪਿ
ਆਸਨਜਾਇ॥ਜਲਮਹਿਅਗਨਿਉਠੀਅਧਿਕਾਇ॥੧॥ਰਹਾਉ॥ਤੂੰਜਲਨਿਧਿਹ
ਉਜਲਕਾਮੀਨੁ॥ਜਲਮਹਿਰਹਉਜਲਹਿਬਿਨੁਖੀਨੁ॥੧॥ਤੂੰਪਿੰਜਰੁਹਉਸੂਅਟਾਤੋਰ
ਜਮੁਮੰਜਾਰੁਕਹਾਕਰੈਮੋਰ॥੨॥ਤੂੰਤਰਵਰੁਹਉਪੰਖੀਆਹਿ॥ਮੰਦਭਾਗੀਤੇਰੋਦਰਸਨੁ
ਨਾਹਿ॥੩॥ਤੂੰਸਤਿਗੁਰੁਹਉਨਉਤਨੁਚੇਲਾ॥ਕਹਿਕਬੀਰਮਿਲੁਅੰਤਕੀਬੇਲਾ॥

॥੨॥ਗਉੜੀਕਬੀਰਜੀ॥ ॥ਜਬਹਮਏਕੋਏਕੁਕਰਿਜਾਨਿਆ॥ਤਬਲੋਗਹਕਾ
ਹੇਦੁਖੁਮਾਨਿਆ॥੧॥ਹਮਅਪਤਹਅਪੁਨੀਪਤਿਖੋਈ॥ਹਮਰੈਖੋਜਿਪਰਹੁਮਤਿਕੋਈ
॥ਰਹਾਉ॥ਹਮਮੰਦੇਮੰਦੇਮਨਮਾਹੀ॥ਸਾਝਪਾਤਿਕਾਹੂਸਿਉਨਾਹੀ॥੨॥ਪਤਿਅਪਤਿਤਾ
ਕੀਨਹੀਲਾਜ॥ਤਬਜਾਨਹੁਗੇਜਬਉਘਰੈਗੋਪਾਜ॥੩॥ਕਹੁਕਬੀਰਪਤਿਹਰਿਪਰਵਾ
ਨੁ॥ਸਰਬਤਿਆਗਿਭਜੁਕੇਵਲਰਾਮੁ॥੪॥੩॥ਗਉੜੀਕਬੀਰਜੀ॥ ॥ਨਗ
ਨਫਿਰਤਜੌਪਾਈਐਜੋਗੁ॥ਬਨਕਾਮਿਰਗੁਮੁਕਤਿਸਭੁਹੋਗੁ॥੧॥ਕਿਆਨਾਗੇਕਿਆ
ਬਾਧੇਚਾਮ॥ਜਬਨਹੀਚੀਨਸਿਆਤਮਰਾਮ॥੧॥ਰਹਾਉ॥ਮੂੰਡਮੁੰਡਾਏਜੋਸਿਧਿਪਾਈ॥
ਮੁਕਤੀਭੇਡਨਗਈਆਕਾਈ॥੨॥ਬਿੰਦੁਰਾਖਿਜੌਤਰੀਐਭਾਈ॥ਖੁਸਰੈਕਿਉਨਪਰਮ
ਗਤਿਪਾਈ॥੩॥ਕਹੁਕਬੀਰਸੁਨਹੁਨਰਭਾਈ॥ਰਾਮਨਾਮਬਿਨੁਕਿਨਿਗਤਿਪਾਈ॥੪॥
੪॥ਗਉੜੀਕਬੀਰਜੀ॥ ॥ਸੰਧਿਆਪ੍ਰਾਤਇਸ੍ਨਾਨੁਕਰਾਹੀ॥ਜਿਉਭਏਦਾਦੁਰ
ਪਾਨੀਮਾਹੀ॥੧॥ਜਉਪੈਰਾਮਰਾਮਰਤਿਨਾਹੀ॥ਤੇਸਭਿਧਰਮਰਾਇਕੈਜਾਹੀ॥੧॥ਰਹਾਉ॥
ਕਾਇਆਰਤਿਬਹੁਰੂਪਰਚਾਹੀ॥ਤਿਨਕਉਦਇਆਸੁਪਨੈਭੀਨਾਹੀ॥੨॥ਚਾਰਿਚਰਨ
ਕਹਹਿਬਹੁਆਗਰ॥ਸਾਧੂਸੁਖੁਪਾਵਹਿਕਲਿਸਾਗਰ॥੩॥ਕਹੁਕਬੀਰਬਹੁਕਾਇ
ਕਰੀਜੈ॥ਸਰਬਸੁਛੋਡਿਮਹਾਰਸੁਪੀਜੈ॥੪॥੫॥ਗਉੜੀਕਬੀਰਜੀ॥
ਕਿਆਜਪੁਕਿਆਤਪੁਕਿਆਬ੍ਰਤਪੂਜਾ॥ਜਾਕੈਰਿਦੈਭਾਉਹੈਦੂਜਾ॥੧॥ਰੇਜਨਮਨੁਮਾ
ਧਉਸਿਉਲਾਈਐ॥ਚਤੁਰਾਈਨਚਤੁਰਭੁਜੁਪਾਈਐ॥੧॥ਰਹਾਉ॥ਪਰਹਰੁਲੋਭੁ
ਅਰੁਲੋਕਾਚਾਰੁ॥ਪਰਹਰੁਕਾਮੁਕ੍ਰੋਧੁਅਹੰਕਾਰੁ॥੨॥ਕਰਮਕਰਤਬਧੇਅਹੰਮੇਵ॥ਮਿ
ਲਿਪਾਥਰਕੀਕਰਹੀਸੇਵ॥੩॥ਕਹੁਕਬੀਰਭਗਤਿਕਰਿਪਾਇਆ॥ਭੋਲੇਭਾਇਮਿ
ਲੇਰਘੁਰਾਇਆ॥੪॥੬॥ਗਉੜੀਕਬੀਰਜੀ॥ ॥ਗਰਭਵਾਸਮਹਿਕੁਲੁ
ਨਹੀਜਾਤੀ॥ਬ੍ਰਹਮਬਿੰਦੁਤੇਸਭਉਤਪਾਤੀ॥੧॥ਕਹੁਰੇਪੰਡਿਤਬਾਮਨਕਬਕੇਹੋਏ॥
ਬਾਮਨਕਹਿਕਹਿਜਨਮੁਮਤਖੋਏ॥੧॥ਰਹਾਉ॥ਜੌਤੂੰਬ੍ਰਾਹਮਣੁਬ੍ਰਹਮਣੀਜਾਇਆ॥
ਤਉਆਨਬਾਟਕਾਹੇਨਹੀਆਇਆ॥੨॥ਤੁਮਕਤਬ੍ਰਾਹਮਣਹਮਕਤਸੂਦ॥ਹਮਕਤ
ਲੋਹੂਤੁਮਕਤਦੂਧ॥੩॥ਕਹੁਕਬੀਰਜੋਬ੍ਰਹਮੁਬੀਚਾਰੈ॥ਸੋਬ੍ਰਾਹਮਣੁਕਹੀਅਤਹੈਹਮਾ

ਰੇ॥੪॥੭॥ ਗਉੜੀਕਬੀਰਜੀ ॥ਅੰਧਕਾਰਸੁਖਿਕਬਹਿਨਸੋਈਹੈ॥ਰਾਜਾਰੰ
ਕੁਦੋਊਮਿਲਿਰੋਈਹੈ॥੧॥ਜਉਪੈਰਸਨਾਰਾਮੁਨਕਹਿਬੋ॥ਉਪਜਤਬਿਨਸਤਰੋਵਤ
ਰਹਿਬੋ॥੧॥ਰਹਾਉ॥ਜਸਦੇਖੀਐਤਰਵਰਕੀਛਾਇਆ॥ਪ੍ਰਾਨਗਏਕਹੁਕਾਕੀਮਾਇ
ਆ॥੨॥ਜਸਜੰਤੀਮਹਿਜੀਉਸਮਾਨਾ॥ਮੂਏਮਰਮੁਕੋਕਾਕਰਜਾਨਾ॥੩॥ਹੰਸਾਸਰਵ
ਰੁਕਾਲੁਸਰੀਰ॥ਰਾਮਰਸਾਇਨਪੀਉਰੇਕਬੀਰ॥੪॥੮॥ਗਉੜੀਕਬੀਰਜੀ॥
ਜੋਤਿਕੀਜਾਤਿਜਾਤਿਕੀਜੋਤੀ॥ਤਿਤੁਲਾਗੇਕੰਚੂਆਫਲਮੋਤੀ॥੧॥ਕਵਨੁਸੁਘਰੁ
ਜੋਨਿਰਭਉਕਹੀਐ॥ਭਉਭਜਿਜਾਇਅਭੈਹੋਇਰਹੀਐ॥੧॥ਰਹਾਉ॥ਤਟਿਤੀਰ
ਥਿਨਹੀਮਨੁਪਤੀਆਇ॥ਚਾਰਅਚਾਰਰਹੇਉਰਝਾਇ॥੨॥ਪਾਪਪੁੰਨਦੁਇਏਕਸਮਾ
ਨ॥ਨਿਜਘਰਿਪਾਰਸੁਤਜਹੁਗੁਨਆਨ॥੩॥ਕਬੀਰਨਿਰਗੁਣਨਾਮਨਰੋਸੁ॥ਇਸੁ
ਪਰਚਾਇਪਰਚਿਰਹੁਏਸੁ॥੪॥੯॥ਗਉੜੀਕਬੀਰਜੀ॥ ॥ਜੋਜਨਪਰਮਿ
ਤਿਪਰਮਨੁਜਾਨਾ॥ਬਾਤਨਹੀਬੈਕੁੰਠਸਮਾਨਾ॥੧॥ਨਾਜਾਨਾਬੈਕੁੰਠਕਹਾਹੀ॥ਜਾਨੁ
ਜਾਨੁਸਭਿਕਹਹਿਤਹਾਹੀ॥੧॥ਰਹਾਉ॥ਕਹਨਕਹਾਵਨਨਹਪਤੀਅਈਹੈ॥ਤਉਮਨੁਮਾ
ਨੈਜਾਤੇਹਉਮੈਜਈਹੈ॥੨॥ਜਬਲਗੁਮਨਿਬੈਕੁੰਠਕੀਆਸ॥ਤਬਲਗੁਹੋਇਨ
ਹੀਚਰਨਨਿਵਾਸੁ॥੩॥ਕਹੁਕਬੀਰਇਹਕਹੀਐਕਾਹਿ॥ਸਾਧਸੰਗਤਿਬੈਕੁੰਠੈਆ
ਹਿ॥੪॥੧੦॥ਗਉੜੀਕਬੀਰਜੀ॥ ॥ਉਪਜੈਨਿਪਜੈਨਿਪਜਿਸਮਾਈ॥
ਨੈਨਹਦੇਖਤਇਹੁਜਗੁਜਾਈ॥੧॥ਲਾਜਨਮਰਹੁਕਹਹੁਘਰੁਮੇਰਾ॥ਅੰਤਕੀਬਾ
ਰਨਹੀਕਛੁਤੇਰਾ॥੧॥ਰਹਾਉ॥ਅਨਿਕਜਤਨਕਰਿਕਾਇਆਪਾਲੀ॥ਮਰਤੀਬਾਰ
ਅਗਨਿਸੰਗਿਜਾਲੀ॥੨॥ਚੋਆਚੰਦਨੁਮਰਦਨਅੰਗਾ॥ਸੋਤਨੁਜਲੈਕਾਠਕੈ
ਸੰਗਾ॥੩॥ਕਹੁਕਬੀਰਸੁਨਹੁਰੇਗੁਨੀਆ॥ਬਿਨਸੈਗੋਰੂਪੁਦੇਖੈਸਭਦੁਨੀਆ॥੪
॥੧੧॥ਗਉੜੀਕਬੀਰਜੀ॥ ॥ਅਵਰਮੂਏਕਿਆਸੋਗੁਕਰੀਜੈ॥ਤਉਕੀ
ਜੈਜਉਆਪਨਜੀਜੈ॥੧॥ਐਸੇਨਮਰਉਮਰੈਸੰਸਾਰਾ॥ਅਬਮੋਹਿਮਿਲਿਓਹੈ
ਜੀਆਵਨਹਾਰਾ॥੧॥ਰਹਾਉ॥ਇਆਦੇਹੀਪਰਮਲਮਹਕੰਦਾ॥ਤਾਸੁਖਬਿਸਰੇਪਰਮਾ
ਨੰਦਾ॥੨॥ਕੂਅਟਾਏਕੁਪੰਚਪਨਿਹਾਰੀ॥ਟੂਟੀਲਾਜੁਭਰੈਮਤਿਹਾਰੀ॥੩॥ਕਹੁਕ

ਬੀਰਇਕਬੁਧਿਬੀਚਾਰੀ॥ਨਾਓਹੁਕੂਅਟਾਨਾਪਨਿਹਾਰੀ॥੪॥੧੨॥ਗਉੜੀਕਬੀਰਜੀ॥
ਅਸਥਾਵਰਜੰਗਮਕੀਟਪਤੰਗਾ॥ਅਨਿਕਜਨਮਕੀਏਬਹੁਰੰਗਾ॥੧॥ਐਸੇਘਰਹਮਬਹੁਤੁ
ਬਸਾਏ॥ਜਬਹਮਰਾਮਗਰਭਹੋਇਆਏ॥੧॥ਰਹਾਉ॥ਜੋਗੀਜਤੀਤਪੀਬ੍ਰਹਮਚਾਰੀ॥ਕਬ
ਹੂਰਾਜਾਛਤ੍ਰਪਤਿਕਬਹੂਭੇਖਾਰੀ॥੨॥ਸਾਕਤਮਰਹਿਸੰਤਸਭਿਜੀਵਹਿ॥ਰਾਮਰਸਾਇਨੁਰਸ
ਨਾਪੀਵਹਿ॥੩॥ਕਹੁਕਬੀਰਪ੍ਰਭਕਿਰਪਾਕੀਜੈ॥ਹਾਰਿਪਰੇਅਬਪੂਰਾਦੀਜੈ॥੪॥੧੩॥ਗਉੜੀ
ਕਬੀਰਜੀਕੀਨਾਲਿਰਲਾਇਲਿਖਿਆਮਹਲਾ ੫ ॥ਐਸੋਅਚਰਜੁਦੇਖਿਓਕਬੀ
ਰ॥ਦਧਿਕੈਭੋਲੈਬਿਰੋਲੈਨੀਰੁ॥੧॥ਰਹਾਉ॥ਹਰੀਅੰਗੂਰੀਗਦਹਾਚਰੈ॥ਨਿਤਉਠਿਹਾਸੈਹੀਗੈ
ਮਰੈ॥੧॥ਮਾਤਾਭੈਸਾਅੰਮੁਹਾਜਾਇ॥ਕੁਦਿਕੁਦਿਚਰੈਰਸਾਤਲਿਪਾਇ॥੨॥ਕਹੁਕਬੀਰਪਰ
ਗਟੁਭਈਖੇਡ॥ਲੇਲੇਕਉਚੂਘੈਨਿਤਭੇਡ॥੩॥ਰਾਮਰਮਤਮਤਿਪਰਗਟੀਆਈ॥ਕਹੁਕਬੀ
ਰਗੁਰਿਸੋਝੀਪਾਈ॥੪॥੧॥੧੪॥ਗਉੜੀਕਬੀਰਜੀਪੰਚਪਦੇ॥ ॥ਜਿਉਜਲਛੋਡਿ
ਬਾਹਰਿਭਇਓਮੀਨਾ॥ਪੂਰਬਜਨਮਹਉਤਪਕਾਹੀਨਾ॥੧॥ਅਬਕਹੁਰਾਮਕਵਨਗਤਿ
ਮੋਰੀ॥ਤਜੀਲੇਬਨਾਰਸਮਤਿਭਈਥੋਰੀ॥੧॥ਰਹਾਉ॥ਸਗਲਜਨਮੁਸਿਵਪੁਰੀਗਵਾ
ਇਆ॥ਮਰਤੀਬਾਰਮਗਹਰਿਉਠਿਆਇਆ॥੨॥ਬਹੁਤੁਬਰਸਤਪੁਕੀਆਕਾਸੀ॥ਮਰ
ਨੁਭਇਆਮਗਹਰਕੀਬਾਸੀ॥੩॥ਕਾਸੀਮਗਹਰਸਮਬੀਚਾਰੀ॥ਓਛੀਭਗਤਿਕੈਸੇਉਤਰ
ਸਿਪਾਰੀ॥੪॥ਕਹੁਗੁਰਗਜਸਿਵਸਭੁਕੋਜਾਨੈ॥ਮੁਆਕਬੀਰੁਰਮਤਸ੍ਰੀਰਾਮੈ॥੫॥੧੫॥
ਗਉੜੀਕਬੀਰਜੀ॥ ॥ਚੋਆਚੰਦਨੁਮਰਦਨਅੰਗਾ॥ਸੋਤਨੁਜਲੈਕਾਠਕੈਸੰਗਾ॥੧॥
ਇਸੁਤਨਧਨਕੀਕਵਨਬਡਾਈ॥ਧਰਨਿਪਰੈਉਰਵਾਰਿਨਜਾਈ॥੧॥ਰਹਾਉ॥ਰਾਤਿਜਿਸੋਵ
ਹਿਦਿਨਕਰਹਿਕਾਮ॥ਇਕੁਖਿਨੁਲੇਹਿਨਹਰਿਕੋਨਾਮੁ॥੨॥ਹਾਥਿਤਡੋਰਮੁਖਿਖਾਇਓਤੰਬੋ
ਰ॥ਮਰਤੀਬਾਰਕਸਿਬਾਧਿਓਚੋਰ॥੩॥ਗੁਰਮਤਿਰਸਿਰਸਿਹਰਿਗੁਨਗਾਵੈ॥ਰਾਮੈਰਾਮਰ
ਮਤਸੁਖੁਪਾਵੈ॥੪॥ਕਿਰਪਾਕਰਿਕੈਨਾਮੁਦ੍ਰਿੜਾਈ॥ਹਰਿਹਰਿਬਾਸੁਸੁਗੰਧਬਸਾਈ॥੫॥ਕ
ਹਤਕਬੀਰਚੇਤਿਰੇਅੰਧਾ॥ਸਤਿਰਾਮੁਝੂਠਾਸਭੁਧੰਧਾ॥੬॥੧੬॥ਗਉੜੀਕਬੀਰਜੀ
ਤਿਪਦੇਚਾਰਤੁਕੇ॥ ॥ਜਮਤੇਉਲਟਿਭਏਹੈਰਾਮ॥ਦੁਖਬਿਨਸੇਸੁਖਕੀਓਬਿਸ
ਰਾਮ॥ਬੈਰੀਉਲਟਿਭਏਹੈਮੀਤਾ॥ਸਾਕਤਉਲਟਿਸੁਜਨਭਏਚੀਤਾ॥੧॥ਅਬਮੁਹਿਸਰ

ਤੇ॥੪॥੭॥ ਗਉੜੀਕਬੀਰਜੀ ॥ਅੰਧਕਾਰਸੁਖਿਕਬਹਿਨਸੋਈਹੈ॥ਰਾਜਾਰੰ
ਕਦੋਊਮਿਲਿਰੋਈਹੈ॥੧॥ਜਉਪੈਰਸਨਾਰਾਮਨਕਹਿਬੋ॥ਉਪਜਤਬਿਨਸਤਰੋਵਤ
ਰਹਿਬੋ॥੧॥ਰਹਾਉ॥ਜਸਦੇਖੀਐਤਰਵਰਕੀਛਾਇਆ॥ਪ੍ਰਾਨਗਏਕਹੁਕਾਕੀਮਾਇ
ਆ॥੨॥ਜਸਜੰਤੀਮਹਿਜੀਉਸਮਾਨਾ॥ਮੂਏਮਰਮੁਕੋਕਾਕਰਜਾਨਾ॥੩॥ਹੰਸਾਸਰਵ
ਰੁਕਾਲੁਸਰੀਰਾ॥ਰਾਮਰਸਾਇਣਿਪੀਉਰੇਕਬੀਰਾ॥੪॥੮॥ਗਉੜੀਕਬੀਰਜੀ॥
ਜੋਤਿਕੀਜਾਤਿਜਾਤਿਕੀਜੋਤੀ॥ਤਿਤੁਲਾਗੇਕੰਚੂਆਫਲਮੋਤੀ॥੧॥ਕਵਨੁਸੁਘਰੁ
ਜੋਨਿਰਭਉਕਹੀਐ॥ਭਉਭਜਿਜਾਇਅਭੈਹੋਇਰਹੀਐ॥੧॥ਰਹਾਉ॥ਤਟਿਤੀਰ
ਥਿਨਹੀਮਨੁਪਤੀਆਇ॥ਚਾਰਅਚਾਰਰਹੇਉਰਝਾਇ॥੨॥ਪਾਪਪੁੰਨਦੁਇਏਕਸਮਾ
ਨ॥ਨਿਜਘਰਿਪਾਰਸੁਤਜਹੁਗੁਨਆਨ॥੩॥ਕਬੀਰਨਿਰਗੁਣਨਾਮਨਰੋਸੁ॥ਇਸੁ
ਪਰਚਾਇਪਰਚਿਰਹੁਏਸੁ॥੪॥੯॥ਗਉੜੀਕਬੀਰਜੀ॥ ॥ਜੋਜਨਪਰਮਿ
ਤਿਪਰਮਨੁਜਾਨਾ॥ਬਾਤਨਹੀਬੈਕੁੰਠਸਮਾਨਾ॥੧॥ਨਾਜਾਨਾਬੈਕੁੰਠਕਹਾਹੀ॥ਜਾਨੁ
ਨੁਸਭਿਕਹਹਿਤਹਾਹੀ॥੧॥ਰਹਾਉ॥ਕਹਨਕਹਾਵਨਨਹਪਤੀਅਈਹੈ॥ਤਉਮਨੁਮਾ
ਨੈਜਾਤੇਹਉਮੈਜਈਹੈ॥੨॥ਜਬਲਗੁਮਨਿਬੈਕੁੰਠਕੀਆਸ॥ਤਬਲਗੁਹੋਇਨ
ਹੀਚਰਨਨਿਵਾਸੁ॥੩॥ਕਹੁਕਬੀਰਇਹਕਹੀਐਕਾਹਿ॥ਸਾਧਸੰਗਤਿਬੈਕੁੰਠੈਆ
ਹਿ॥੪॥੧੦॥ਗਉੜੀਕਬੀਰਜੀ॥ ॥ਉਪਜੈਨਿਪਜੈਨਿਪਜਿਸਮਾਈ॥
ਨੈਨਹਦੇਖਤਇਹੁਜਗੁਜਾਈ॥੧॥ਲਾਜਨਮਰਹੁਕਹਹੁਘਰੁਮੇਰਾ॥ਅੰਤਕੀਬਾ
ਰਨਹੀਕਛੁਤੇਰਾ॥੧॥ਰਹਾਉ॥ਅਨਿਕਜਤਨਕਰਿਕਾਇਆਪਾਲੀ॥ਮਰਤੀਬਾਰ
ਅਗਨਿਸੰਗਿਜਾਲੀ॥੨॥ਚੋਆਚੰਦਨੁਮਰਦਨਅੰਗਾ॥ਸੋਤਨੁਜਲੈਕਾਠਕੈ
ਸੰਗਾ॥੩॥ਕਹੁਕਬੀਰਸੁਨਹੁਰੇਗੁਨੀਆ॥ਬਿਨਸੈਗੋਰੂਪੁਦੇਖੈਸਭਦੁਨੀਆ॥੪
॥੧੧॥ਗਉੜੀਕਬੀਰਜੀ॥ ॥ਅਵਰਮੂਏਕਿਆਸੋਗੁਕਰੀਜੈ॥ਤਉਕੀ
ਜੈਜਉਆਪਨਜੀਜੈ॥੧॥ਮੈਨਮਰਉਮਰਿਬੋਸੰਸਾਰਾ॥ਅਬਮੋਹਿਮਿਲਿਓਹੈਜੀ
ਆਵਨਹਾਰਾ॥੧॥ਰਹਾਉ॥ਇਆਦੇਹੀਪਰਮਲਮਹਕੰਦਾ॥ਤਾਸੁਖਬਿਸਰੇਪਰਮਾ
ਨੰਦਾ॥੨॥ਕੂਅਟਾਏਕੁਪੰਚਪਨਿਹਾਰੀ॥ਟੂਟੀਲਾਜੁਭਰੈਮਤਿਹਾਰੀ॥੩॥ਕਹੁਕਬੀ

ਰਇਕਬੁਧਿਬੀਚਾਰੀ॥ਨਾਓਹੁਕੂਅਟਾਨਾਪਨਿਹਾਰੀ॥੪॥੧੨॥ਗਉੜੀਕਬੀਰਜੀ॥
ਅਸਥਾਵਰਜੰਗਮਕੀਟਪਤੰਗਾ॥ਅਨਿਕਜਨਮਕੀਏਬਹੁਰੰਗਾ॥੧॥ਐਸੇਘਰਹਮਬਹੁਤੁ
ਬਸਾਏ॥ਜਬਹਮਰਾਮਗਰਭਹੋਇਆਏ॥੧॥ਰਹਾਉ॥ਜੋਗੀਜਤੀਤਪੀਬ੍ਰਹਮਚਾਰੀ॥ਕਬ
ਹੂਰਾਜਾਛਤ੍ਰਪਤਿਕਬਹੂਭੇਖਾਰੀ॥੨॥ਸਾਕਤਮਰਹਿਸੰਤਸਭਿਜੀਵਹਿ॥ਰਾਮਰਸਾਇਨੁਰਸ
ਨਾਪੀਵਹਿ॥੩॥ਕਹੁਕਬੀਰਪ੍ਰਭਕਿਰਪਾਕੀਜੈ॥ਹਾਰਿਪਰੇਅਬਪੂਰਾਦੀਜੈ॥੪॥੧੩॥ਗਉੜੀ
ਕਬੀਰਜੀਕੀਨਾਲਿਰਲਾਇਲਿਖਿਆਮਹਲਾ ੫ ॥ਐਸੋਅਚਰਜੁਦੇਖਿਓਕਬੀ
ਰ॥ਦਧਿਕੈਭੋਲੈਬਿਰੋਲੈਨੀਰੁ॥੧॥ਰਹਾਉ॥ਹਰੀਅੰਗੂਰੀਗਦਹਾਚਰੈ॥ਨਿਤਉਠਿਹਾਸੈਹੀਗੈ
ਮਰੈ॥੧॥ਮਾਤਾਭੈਸਾਅੰਮੁਹਾਜਾਇ॥ਕੁਦਿਕੁਦਿਚਰੈਰਸਾਤਲਿਪਾਇ॥੨॥ਕਹੁਕਬੀਰਪਰ
ਗਟੁਭਈਖੇਡ॥ਲੇਲੇਕਉਚੂਘੈਨਿਤਭੇਡ॥੩॥ਰਾਮਰਮਤਮਤਿਪਰਗਟੀਆਈ॥ਕਹੁਕਬੀ
ਰਗੁਰਿਸੋਝੀਪਾਈ॥੪॥੧॥੧੪॥ਗਉੜੀਕਬੀਰਜੀਪੰਚਪਦੇ॥ ॥ਜਿਉਜਲਛੋਡਿ
ਬਾਹਰਿਭਇਓਮੀਨਾ॥ਪੂਰਬਜਨਮਹਉਤਪਕਾਹੀਨਾ॥੧॥ਅਬਕਹੁਰਾਮਕਵਨਗਤਿ
ਮੋਰੀ॥ਤਜੀਲੇਬਨਾਰਸਮਤਿਭਈਥੋਰੀ॥੧॥ਰਹਾਉ॥ਸਗਲਜਨਮੁਸਿਵਪੁਰੀਗਵਾ
ਇਆ॥ਮਰਤੀਬਾਰਮਗਹਰਿਉਠਿਆਇਆ॥੨॥ਬਹੁਤੁਬਰਸਤਪੁਕੀਆਕਾਸੀ॥ਮਰ
ਨੁਭਇਆਮਗਹਰਕੀਬਾਸੀ॥੩॥ਕਾਸੀਮਗਹਰਸਮਬੀਚਾਰੀ॥ਓਛੀਭਗਤਿਕੈਸੇਉਤਰ
ਸਿਪਾਰੀ॥੪॥ਕਹੁਗੁਰਗਜਿਸਿਵਸਭੁਕੋਜਾਨੈ॥ਮੁਆਕਬੀਰੁਰਮਤਸ੍ਰੀਰਾਮੈ॥੫॥੧੫॥
ਗਉੜੀਕਬੀਰਜੀ॥ ॥ਚੋਆਚੰਦਨੁਮਰਦਨਅੰਗਾ॥ਸੋਤਨੁਜਲੈਕਾਠਕੈਸੰਗਾ॥੧॥
ਇਸੁਤਨਧਨਕੀਕਵਨਬਡਾਈ॥ਧਰਨਿਪਰੈਉਰਵਾਰਿਨਜਾਈ॥੧॥ਰਹਾਉ॥ਰਾਤਿਜਿਸੋਵ
ਹਿਦਿਨਕਰਹਿਕਾਮ॥ਇਕੁਖਿਨੁਲੇਹਿਨਹਰਿਕੋਨਾਮੁ॥੨॥ਹਾਥਿਤਡੋਰਮੁਖਿਖਾਇਓਤੰਬੋ
ਰ॥ਮਰਤੀਬਾਰਕਸਿਬਾਧਿਓਚੋਰ॥੩॥ਗੁਰਮਤਿਰਸਿਰਸਿਹਰਿਗੁਨਗਾਵੈ॥ਰਾਮੈਰਾਮਰਮ
ਤਸੁਖੁਪਾਵੈ॥੪॥ਕਿਰਪਾਕਰਿਕੈਨਾਮੁਦ੍ਰਿੜਾਈ॥ਹਰਿਹਰਿਬਾਸੁਸੁਗੰਧਬਸਾਈ॥੫॥ਕ
ਹਤਕਬੀਰਚੇਤਿਰੇਅੰਧਾ॥ਸਤਿਰਾਮੁਝੂਠਾਸਭੁਧੰਧਾ॥੬॥੧੬॥ਗਉੜੀਕਬੀਰਜੀ
ਤਿਪਦੇਚਾਰਤੁਕੇ॥ ॥ਜਮਤੇਉਲਟਿਭਏਹੈਰਾਮ॥ਦੁਖਬਿਨਸੇਸੁਖਕੀਓਬਿਸ
ਰਾਮ॥ਬੈਰੀਉਲਟਿਭਏਹੈਮੀਤਾ॥ਸਾਕਤਉਲਟਿਸੁਜਨਭਏਚੀਤਾ॥੧॥ਅਬਮੁਹਿਸਰ

ਬਹੁਸਹਲਕਰਿਮਾਨਿਆ॥ਸਾਂਤਿਭਈਜਬਗੋਬਿਦੁਜਾਨਿਆ॥੧॥ਰਹਾਉ॥ਤਨਮਹਿਹੋ
ਤੀਕੋਟਿਉਪਾਧਿ॥ਉਲਟਿਭਈਸੁਖਸਹਜਿਸਮਾਧਿ॥ਆਪੁਪਛਾਨੈਆਪੈਆਪ॥ਰੋਗੁਨਬਿ
ਆਪੈਤੀਨੌਤਾਪ॥੨॥ਅਬਮਨੁਉਲਟਿਸਨਾਤਨੁਹੂਆ॥ਤਬਜਾਨਿਆਜਬਜੀਵਤਮੂਆ
॥ਕਹੁਕਬੀਰਸੁਖਿਸਹਜਿਸਮਾਵਉ॥ਆਪਿਨਡਰਉਨਅਵਰਡਰਾਵਉ॥੩॥੧੭॥ਗਉ
ੜੀਕਬੀਰਜੀ॥ ਪਿੰਡਿਮੂਐਜੀਉਕਿਹਘਰਿਜਾਤਾ॥ਸਬਦਿਅਤੀਤਿਅਨਾਹਦਿ
ਰਾਤਾ॥ਜਿਨਿਰਾਮੁਜਾਨਿਆਤਿਨਹਿਪਛਾਨਿਆ॥ਜਿਉਗੂੰਗੇਸਾਕਰਮਨੁਮਾਨਿਆ॥੧॥ਐਸਾ
ਗਿਆਨੁਕਥੈਬਨਵਾਰੀ॥ਮਨਰੇਪਵਨਦ੍ਰਿੜਸੁਖਮਨਨਾਰੀ॥੧॥ਰਹਾਉ॥ਸੋਗੁਰੁਕਰਹੁਜਿ
ਬਹੁਰਿਨਕਰਨਾ॥ਸੋਪਦੁਰਵਹੁਜਿਬਹੁਰਿਨਰਵਨਾ॥ਸੋਧਿਆਨੁਧਰਹੁਜਿਬਹੁਰਿਨਧਰ
ਨਾ॥ਐਸੇਮਰਹੁਜਿਬਹੁਰਿਨਮਰਨਾ॥੨॥ਉਲਟੀਗੰਗਾਜਮੁਨਮਿਲਾਵਉ॥ਬਿਨੁਜ
ਲਸੰਗਮਮਨਮਹਿਨ੍ਹਾਵਉ॥ਲੋਚਾਸਮਸਰਿਇਹੁਬਿਉਹਾਰਾ॥ਤਤੁਬੀਚਾਰਿਕਿਆਅਵਰਿ
ਬੀਚਾਰਾ॥੩॥ਅਪੁਤੇਜੁਬਾਇਪ੍ਰਿਥਮੀਆਕਾਸਾ॥ਐਸੀਰਹਤਰਹਉਹਰਿਪਾਸਾ॥ਕਹੈਕਬੀ
ਰਨਿਰੰਜਨਧਿਆਵਉ॥ਤਿਤੁਘਰਿਜਾਉਜਿਬਹੁਰਿਨਆਵਉ॥੪॥੧੮॥ਗਉੜੀਕ
ਬੀਰਜੀਤਿਪਦੇ॥ ਕੰਚਨਸਿਉਪਾਈਐਨਹੀਤੋਲਿ॥ਮਨੁਦੇਰਾਮੁਲੀਆਹੈਮੋ
ਲਿ॥੧॥ਅਬਮੋਹਿਰਾਮੁਅਪੁਨਾਕਰਿਜਾਨਿਆ॥ਸਹਜਸੁਭਾਇਮੇਰਾਮਨੁਮਾਨਿਆ॥੧॥ਰਹਾਉ
॥ਬ੍ਰਹਮੈਕਥਿਕਥਿਅੰਤੁਨਪਾਇਆ॥ਰਾਮਭਗਤਿਬੈਠੇਘਰਿਆਇਆ॥੨॥ਕਹੁਕਬੀ
ਰਚੰਚਲਮਤਿਤਿਆਗੀ॥ਕੇਵਲਰਾਮਭਗਤਿਨਿਜਭਾਗੀ॥੩॥੧੯॥ਗਉੜੀਕਬੀਰ
ਜੀ॥ ਜਿਹਮਰਨੈਸਭੁਜਗਤੁਤਰਾਸਿਆ॥ਸੋਮਰਨਾਗੁਰਸਬਦਿਪ੍ਰਗਾਸਿਆ॥੧
॥ਅਬਕੈਸੇਮਰਉਮਰਨਿਮਨੁਮਾਨਿਆ॥ਮਰਿਮਰਿਜਾਤੇਜਿਨਰਾਮੁਨਜਾਨਿਆ॥੧॥ਰਹਾ
ਉ॥ਮਰਨੋਮਰਨੁਕਹੈਸਭੁਕੋਈ॥ਸਹਜੇਮਰੈਅਮਰੁਹੋਇਸੋਈ॥੨॥ਕਹੁਕਬੀਰਮਨਿਭ
ਇਆਅਨੰਦਾ॥ਗਇਆਭਰਮੁਰਹਿਆਪਰਮਾਨੰਦਾ॥੩॥੨੦॥ਗਉੜੀਕਬੀਰਜੀ॥
ਕਤਨਹੀਠਉਰਮੂਲੁਕਤਲਾਵਉ॥ਖੋਜਤਤਨਮਹਿਠਉਰਨਪਾਵਉ॥੧॥ਲਾਗੀਹੋਇਸੁ
ਜਾਨੈਪੀਰ॥ਰਾਮਭਗਤਿਅਨੀਆਲੇਤੀਰ॥੧॥ਰਹਾਉ॥ਏਕਭਾਇਦੇਖਉਸਭਨਾਰੀ॥ਕਿ
ਆਜਾਨਉਸਹਕਉਨਪਿਆਰੀ॥੨॥ਕਹੁਕਬੀਰਜਾਕੈਮਸਤਕਿਭਾਗੁ॥ਸਭਪਰਹਰਿਤਾਕ

ਉਮਿਲੈਸੁਹਾਗੁ॥੩॥੨੧॥ਗਉੜੀਕਬੀਰਜੀ॥ ਜਾਕੈਹਰਿਸਾਠਾਕੁਰੁਭਾਈ॥ਮੁ ੧੬੪
ਕਤਿਅਨੰਤਪੁਕਾਰਣਿਜਾਈ॥੧॥ਅਬਕਹੁਰਾਮਭਰੋਸਾਤੋਰਾ॥ਤਬਕਾਹੂਕਾਕਵਨੁਨਿਹੋ
ਰਾ॥੧॥ਰਹਾਉ॥ਤੀਨਿਲੋਕਜਾਕੈਹਹਿਭਾਰ॥ਸੋਕਾਹੇਨਕਰੈਪ੍ਰਤਿਪਾਰ॥੨॥ਕਹੁਕਬੀਰਇ
ਕਬੁਧਿਬੀਚਾਰੀ॥ਕਿਆਬਸੁਜਉਬਿਖੁਦੇਮਹਤਾਰੀ॥੩॥੨੨॥ਗਉੜੀਕਬੀਰਜੀ॥
ਬਿਨੁਸਤਸਤੀਹੋਇਕੈਸੇਨਾਰਿ॥ਪੰਡਿਤਦੇਖਹੁਰਿਦੈਬੀਚਾਰਿ॥੧॥ਪ੍ਰੀਤਿਬਿਨਾਕੈਸੇਬਧੈਸ
ਨੇਹੁ॥ਜਬਲਗੁਰਸੁਤਬਲਗੁਨਹੀਨੇਹੁ॥੧॥ਰਹਾਉ॥ਸਾਹਨਿਸਤੁਕਰੈਜੀਅਅਪਨੈ॥
ਸੋਰਮਏਕਉਮਿਲੈਨਸੁਪਨੈ॥੨॥ਤਨੁਮਨੁਧਨੁਗ੍ਰਿਹੁਸਉਪਿਸਰੀਰੁ॥ਸੋਈਸੁਹਾਗਨਿਕਹੈ
ਕਬੀਰੁ॥੩॥੨੩॥ਗਉੜੀਕਬੀਰਜੀ॥ ਬਿਖਿਆਬਿਆਪਿਆਸਗਲਸੰਸਾਰੁ
॥ਬਿਖਿਆਲੈਡੂਬੀਪਰਵਾਰੁ॥੧॥ਰੇਨਰਨਾਵਚਉੜਿਕਤਬੋੜੀ॥ਹਰਿਸਿਉਤੋੜਿ
ਬਿਖਿਆਸੰਗਿਜੋੜੀ॥੧॥ਰਹਾਉ॥ਸੁਰਿਨਰਦਾਧੇਲਾਗੀਆਗਿ॥ਨਿਕਟਿਨੀਰੁਪਸੁ
ਪੀਵਸਿਨਝਾਗਿ॥੨॥ਚੇਤਤਚੇਤਤਨਿਕਸਿਓਨੀਰੁ॥ਸੋਜਲੁਨਿਰਮਲੁਕਥਤਕਬੀਰੁ
॥੩॥੨੪॥ਗਉੜੀਕਬੀਰਜੀ॥ ਜਿਹਕੁਲਿਪੂਤੁਨਗਿਆਨਬੀਚਾਰੀ॥ਬਿਧ
ਵਾਕਸਨਭਈਮਹਤਾਰੀ॥੧॥ਜਿਹਨਰਰਾਮਭਗਤਿਨਹਿਸਾਧੀ॥ਜਨਮਤਕਸਨਮੁਓਅ
ਪਰਾਧੀ॥੧॥ਰਹਾਉ॥ਮੁਚੁਮੁਚੁਗਰਭਗਏਕੀਨਬਚਿਆ॥ਬੁਡਭੁਜਰੂਪਜੀਵੇਜਗ
ਮਹਿਆ॥੨॥ਕਹੁਕਬੀਰਜੈਸੇਸੁੰਦਰਸਰੂਪ॥ਨਾਮਬਿਨਾਜੈਸੇਕੁਬਜਕਰੂਪ॥੩॥
੨੫॥ਗਉੜੀਕਬੀਰਜੀ॥ ਜੋਜਨਲੇਹਿਖਸਮਕਾਨਾਉ॥ਤਿਨਕੈਸਦਬਲਿ
ਹਾਰੈਜਾਉ॥੧॥ਸੋਨਿਰਮਲੁਨਿਰਮਲਹਰਿਗੁਨਗਾਵੈ॥ਸੋਭਾਈਮੇਰੈਮਨਿਭਾਵੈ॥੧॥ਰ
ਹਾਉ॥ਜਿਹਘਟਰਾਮੁਰਹਿਆਭਰਪੂਰਿ॥ਤਿਨਕੀਪਗਪੰਕਜਹਮਧੂਰਿ॥੨॥ਜਾਤਿ
ਜੁਲਾਹਾਮਤਿਕਾਧੀਰੁ॥ਸਹਜਿਸਹਜਿਗੁਣਰਮੈਕਬੀਰੁ॥੩॥੨੬॥ਗਉੜੀਕਬੀਰਜੀ
॥ਗਗਨਿਰਸਾਲਚੁਐਮੇਰੀਭਾਠੀ॥ਸੰਚਿਮਹਾਰਸੁਤਨੁਭਇਆਕਾਠੀ॥੧॥ਉਆਕਉ
ਕਹੀਐਸਹਜਮਤਵਾਰਾ॥ਪੀਵਤਰਾਮਰਸੁਗਿਆਨਬੀਚਾਰਾ॥੧॥ਰਹਾਉ॥ਸਹਜਕ
ਲਾਲਨਿਜਉਮਿਲਿਆਈ॥ਆਨੰਦਿਮਾਤੇਅਨਦਿਨੁਜਾਈ॥੨॥ਚੀਨਤਚੀਤੁਨਿ
ਰੰਜਨਲਾਇਆ॥ਕਹੁਕਬੀਰਤੌਅਨਭਉਪਾਇਆ॥੩॥੨੭॥ਗਉੜੀਕਬੀਰਜੀ॥

ਮਨਕਾਸੁਭਾਉਮਨਹਿਬਿਆਪੀ॥ਮਨਹਿਮਾਰਿਕਵਨਸਿਧਿਥਾਪੀ॥੧॥ਕਵਨੁਸੁਮੁਨਿਜੋ
ਮਨੁਮਾਰੈ॥ਮਨਕਉਮਾਰਿਕਹਹੁਕਿਸੁਤਾਰੈ॥੧॥ਰਹਾਉ॥ਮਨਅੰਤਰਿਬੋਲੈਸਭੁਕੋਈ॥ਮ
ਨਮਾਰੇਬਿਨੁਭਗਤਿਨਹੋਈ॥੨॥ਕਹੁਕਬੀਰਜੋਜਾਨੈਭੇਉ॥ਮਨੁਮਧੁਸੂਦਨੁਤ੍ਰਿਭਵਣ
ਦੇਉ॥੩॥੨੮॥ਗਉੜੀਕਬੀਰਜੀ॥ ॥ਓਇਜੁਦੀਸਹਿਅੰਬਰਿਤਾਰੇ॥ਕਿਨਿਓਇ
ਚੀਤੇਚੀਤਨਹਾਰੇ॥੧॥ਕਹੁਰੇਪੰਡਿਤਅੰਬਰੁਕਾਸਿਉਲਾਗਾ॥ਬੂਝੈਬੂਝਨਹਾਰੁਸਭਾਗਾ
॥੧॥ਰਹਾਉ॥ਸੂਰਜਚੰਦੁਕਰਹਿਉਜੀਆਰਾ॥ਸਭਮਹਿਪਸਰਿਆਬ੍ਰਹਮਪਸਾਰਾ॥੨॥
ਕਹੁਕਬੀਰਜਾਨੈਗਾਸੋਇ॥ਹਿਰਦੈਰਾਮੁਮੁਖਿਰਾਮੈਹੋਇ॥੩॥੨੯॥ਗਉੜੀਕਬੀਰਜੀ॥
॥ਬੇਦਕੀਪੁਤ੍ਰੀਸਿੰਮ੍ਰਿਤਿਭਾਈ॥ਸਾਂਕਲਜੇਵਰੀਲੈਹੈਆਈ॥੧॥ਆਪਨਨਗਰੁ
ਆਪਤੇਬਾਧਿਆ॥ਮੋਹਕੈਫਾਧਿਕਾਲਸਰੁਸਾਂਧਿਆ॥੧॥ਰਹਾਉ॥ਕਟੀਨਕਟੈਤੂਟਿ
ਨਹਜਾਈ॥ਸਾਸਾਪਨਿਹੋਇਜਗਕਉਖਾਈ॥੨॥ਹਮਦੇਖਤਜਿਨਿਸਭੁਜਗੁਲੂਟਿ
ਆ॥ਕਹੁਕਬੀਰਮੈਰਾਮਕਹਿਛੂਟਿਆ॥੩॥੩੦॥ਗਉੜੀਕਬੀਰਜੀ॥
ਦੇਇਮੁਹਾਰਲਗਾਮੁਪਹਿਰਾਵਉ॥ਸਗਲਤਜੀਨੁਗਗਨਦਉਰਾਵਉ॥੧॥ਅਪਨੈਬੀ
ਚਾਰਿਅਸਵਾਰੀਕੀਜੈ॥ਸਹਜਕੈਪਾਵੜੈਪਗੁਧਰਿਲੀਜੈ॥੧॥ਰਹਾਉ॥ਚਲੁਰੇਬੈਕੁੰ
ਠਤੁਝਹਿਲੇਤਾਰਉ॥ਹਿਚਹਿਤਪ੍ਰੇਮਕੈਚਾਬੁਕਮਾਰਉ॥੨॥ਕਹਤਕਬੀਰਭਲੇਅ
ਸਵਾਰਾ॥ਬੇਦਕਤੇਬਤੇਰਹਹਿਨਿਰਾਰਾ॥੩॥੩੧॥ਗਉੜੀਕਬੀਰਜੀ॥
ਜਿਹਮੁਖਿਪਾਚਉਅੰਮ੍ਰਿਤਖਾਏ॥ਤਿਹਮੁਖਦੇਖਤਲੂਕਟਲਾਏ॥੧॥ਇਕੁਦੁਖੁਰਾਮ
ਇਕਾਟਹੁਮੇਰਾ॥ਅਗਨਿਦਹੈਅਰੁਗਰਭਬਸੇਰਾ॥੧॥ਰਹਾਉ॥ਕਾਇਆਬਿਗੂਤੀਬ
ਹੁਬਿਧਿਭਾਤੀ॥ਕੋਜਾਰੇਕੋਗਡਿਲੇਮਾਟੀ॥੨॥ਕਹੁਕਬੀਰਹਰਿਚਰਣਦਿਖਾਵਹੁ॥ਪ
ਛੈਤੇਜਮੁਕਿਉਨਪਠਾਵਹੁ॥੩॥੩੨॥ਗਉੜੀਕਬੀਰਜੀ॥ ॥ਆਪੇਪਾਵਕੁ
ਆਪੇਪਵਨਾ॥ਜਾਰੈਖਸਮੁਤਰਾਖੈਕਵਨਾ॥੧॥ਰਾਮਜਪਤਤਨੁਜਰਿਕੀਨਜਾਇ॥ਰਾਮ
ਨਾਮਚਿਤੁਰਹਿਆਸਮਾਇ॥੧॥ਰਹਾਉ॥ਕਾਕੋਜਰੈਕਾਹਿਹੋਇਹਾਨਿ॥ਨਟਵਟਖੇਲੈਸਾ
ਰਿਗਪਾਨਿ॥੨॥ਕਹੁਕਬੀਰਅਖਰਦੁਇਭਾਖਿ॥ਹੋਇਗਾਖਸਮੁਤਲੇਇਗਾਰਾਖਿ
॥੩॥੩੩॥ਗਉੜੀਕਬੀਰਜੀ॥ ॥ਦੁਪਦੇ॥ ॥ਨਾਮੈਜੋਗਧਿਆਨਚਿਤੁਲਾਇਆ

ਬਿਨੁਬੈਰਾਗਨਛੂਟਸਿਮਾਇਆ॥੧॥ਕੈਸੇਜੀਵਨੁਹੋਇਹਮਾਰਾ॥ਜਬਨਹੋਇਰਾਮਨਾਮ
ਅਧਾਰਾ॥੧॥ਰਹਾਉ॥ਕਹੁਕਬੀਰਖੋਜਉਅਸਮਾਨ॥ਰਾਮਸਮਾਨਨਦੇਖਉਆਨ॥੨॥
੩੪॥ਗਉੜੀਕਬੀਰਜੀ॥ ॥ਜਿਹਸਿਰਿਰਚਿਰਚਿਬਾਧਤਪਾਗ॥ਸੋਸਿਰੁਚੁੰਚ
ਸਵਾਰਹਿਕਾਗ॥੧॥ਇਸੁਤਨਧਨਕੋਕਿਆਗਰਬਈਆ॥ਰਾਮਨਾਮੁਕਾਹੇਨਦ੍ਰਿੜ੍ਹੀਆ
॥੧॥ਰਹਾਉ॥ਕਹਤਕਬੀਰਸੁਨਹੁਮਨਮੇਰੇ॥ਇਹੀਹਵਾਲਹੋਹਿਗੇਤੇਰੇ॥੨॥੩੫॥

ਰਾਗੁਗਉੜੀਗੁਆਰੇਰੀ॥ਅਸਟਪਦੀਕਬੀਰਜੀਕੀ॥

ੴਸਤਿਗੁਰਪ੍ਰਸਾਦਿ॥ ॥ਸੁਖੁਮਾਗਤਦੁਖੁਆਗੈਆਵੈ॥ਸੋਸੁਖੁਹ
ਮਹੁਨਮਾਂਗਿਆਭਾਵੈ॥੧॥ਬਿਖਿਆਅਜਹੁਸੁਰਤਿਸੁਖਆਸਾ॥ਕੈਸੈਹੋਈਹੈਰਾਜਾਰਾ
ਮਨਿਵਾਸਾ॥੧॥ਰਹਾਉ॥ਇਸੁਸੁਖਤੇਸਿਵਬ੍ਰਹਮਡਰਾਨਾ॥ਸੋਸੁਖੁਹਮਹੁਸਾਚੁਕਰਿਜਾ
ਨਾ॥੨॥ਸਨਕਾਦਿਕਨਾਰਦਮੁਨਿਸੇਖਾ॥ਤਿਨਭੀਤਨਮਹਿਮਨੁਨਹੀਪੇਖਾ॥੩॥ਇਸੁਮ
ਨਕਉਕੋਈਖੋਜਹੁਭਾਈ॥ਤਨਛੂਟੇਮਨੁਕਹਾਸਮਾਈ॥੪॥ਗੁਰਪਰਸਾਦੀਜੈਦੇਉਨਾਮੰ
ਭਗਤਿਕੈਪ੍ਰੇਮਿਇਨਹੀਹੈਜਾਨਾਂ॥੫॥ਇਸੁਮਨਕਉਨਹੀਆਵਨਜਾਨਾ॥ਜਿਸਕਾਭ
ਰਮੁਗਇਆ॥ਤਿਨਿਸਾਚੁਪਛਾਨਾ॥੬॥ਇਸੁਮਨਕਉਰੂਪੁਨਰੇਖਿਆਕਾਈ॥ਹੁਕਮੇਹੋ
ਇਆਹੁਕਮੁਬੂਝਿਸਮਾਈ॥੭॥ਇਸਮਨਕਾਕੋਈਜਾਨੈਭੇਉ॥ਇਹਮਨਿਲੀਣਭਏਸੁ
ਖਦੇਉ॥੮॥ਜੀਉਏਕੁਅਰੁਸਗਲਸਰੀਰਾ॥ਇਸੁਮਨਕਉਰਵਿਰਹੇਕਬੀਰਾ॥੯॥੧॥
੩੬॥ਗਉੜੀਗੁਆਰੇਰੀ॥ ॥ਅਹਿਨਿਸਿਏਕਨਾਮਜੋਜਾਗੇ॥ਕੇਤਕਸਿਧਭਏ
ਲਿਵਲਾਗੇ॥੧॥ਰਹਾਉ॥ਸਾਧਿਕਸਿਧਸਗਲਮੁਨਿਹਾਰੇ॥ਏਕਨਾਮਕਲਿਪਤਰਤਾਰੇ॥
੧॥ਜੋਹਰਿਹਰੇਸੁਹੋਹਿਨਆਨਾ॥ਕਹਿਕਬੀਰਰਾਮਨਾਮਪਛਾਨਾ॥੨॥੩੭॥ਗਉੜੀਭੀ
ਸੋਰਠਿਭੀ॥ ॥ਰੇਜੀਅਨਿਲਜਲਾਜਤੋਹਿਨਾਹੀ॥ਹਰਿਤਜਿਕਤਕਾਹੂਕੇਜਾਂ
ਹੀ॥੧॥ਰਹਾਉ॥ਜਾਕੋਠਾਕੁਰੁਊਚਾਹੋਈ॥ਸੋਜਨੁਪਰਘਰਜਾਤਨਸੋਹੀ॥੧॥ਸੋਸਾ
ਹਿਬੁਰਹਿਆਭਰਪੂਰਿ॥ਸਦਾਸੰਗਿਨਾਹੀਹਰਿਦੂਰਿ॥੨॥ਕਵਲਾਚਰਨਸਰਨਹੈਜਾਕੇ
॥ਕਹੁਜਨਕਾਨਾਹੀਘਰਤਾਕੇ॥੩॥ਸਭੁਕੋਊਕਹੈਜਾਸੁਕੀਬਾਤਾ॥ਸੋਸੰਮ੍ਰਥੁਨਿਜ
ਪਤਿਹੈਦਾਤਾ॥੪॥ਕਹੈਕਬੀਰਪੂਰਨਜਗਸੋਈ॥ਜਾਕੈਹਿਰਦੈਅਵਰੁਨਹੋਈ॥੫॥੩੮॥

ਕਉਨੁ ਕੋ ਪੂਤੁ ਪਿਤਾ ਕੋ ਕਾ ਕੋ ॥ ਕਉਨੁ ਮਰੈ ਕੋ ਦੇਇ ਸੰਤਾਪੋ ॥੧॥ ਹਰਿ ਠਗ ਜਗ ਕਉ ਠਗਉਰੀ ਲਾਈ ॥ ਹਰਿ ਕੇ ਬਿਓਗ ਕੈਸੇ ਜੀਅਉ ਮੇਰੀ ਮਾਈ ॥੧॥ ਰਹਾਉ ॥ ਕਉਨ ਕੋ ਪੁਰਖੁ ਕਉਨ ਕੀ ਨਾਰੀ ॥ ਇਆ ਤਤ ਲੇਹੁ ਸਰੀਰ ਬਿਚਾਰੀ ॥੨॥ ਕਹਿ ਕਬੀਰ ਠਗ ਸਿਉ ਮਨੁ ਮਾਨਿਆ ॥ ਗਈ ਠਗਉਰੀ ਠਗੁ ਪਹਿਚਾਨਿਆ ॥੩॥੩੯॥ ਅਬ ਮੋ ਕਉ ਭਏ ਰਾਜਾ ਰਾਮ ਸਹਾਈ ॥ ਜਨਮ ਮਰਨ ਕਟਿ ਪਰਮ ਗਤਿ ਪਾਈ ॥੧॥ ਰਹਾਉ ॥ ਸਾਧੂ ਸੰਗਤਿ ਦੀਓ ਰਲਾਇ ॥ ਪੰਚ ਦੂਤ ਤੇ ਲੀਓ ਛਡਾਇ ॥ ਅੰਮ੍ਰਿਤ ਨਾਮੁ ਜਪਉ ਜਪੁ ਰਸਨਾ ॥ ਅਮੋਲ ਦਾਸੁ ਕਰਿ ਲੀਨੋ ਅਪਨਾ ॥੧॥ ਸਤਿਗੁਰ ਕੀਨੋ ਪਰਉਪਕਾਰੁ ॥ ਕਾਢਿ ਲੀਨ ਸਾਗਰ ਸੰਸਾਰ ॥ ਚਰਨ ਕਮਲ ਸਿਉ ਲਾਗੀ ਪ੍ਰੀਤਿ ॥ ਗੋਬਿੰਦੁ ਬਸੈ ਨਿਤਾ ਨਿਤ ਚੀਤ ॥੨॥ ਮਾਇਆ ਤਪਤਿ ਬੁਝਿਆ ਅੰਗਿਆਰੁ ॥ ਮਨਿ ਸੰਤੋਖੁ ਨਾਮੁ ਆਧਾਰੁ ॥ ਜਲਿ ਥਲਿ ਪੂਰਿ ਰਹੇ ਪ੍ਰਭ ਸੁਆਮੀ ॥ ਜਤ ਪੇਖਉ ਤਤ ਅੰਤਰਜਾਮੀ ॥੩॥ ਅਪਨੀ ਭਗਤਿ ਆਪ ਹੀ ਦ੍ਰਿੜਾਈ ॥ ਪੂਰਬ ਲਿਖਤੁ ਮਿਲਿਆ ਮੇਰੇ ਭਾਈ ॥ ਜਿਸੁ ਕ੍ਰਿਪਾ ਕਰੇ ਤਿਸੁ ਪੂਰਨ ਸਾਜ ॥ ਕਬੀਰ ਕੋ ਸੁਆਮੀ ਗਰੀਬ ਨਿਵਾਜ ॥੪॥੪੦॥ ਜਲਿ ਹੈ ਸੂਤਕੁ ਥਲਿ ਹੈ ਸੂਤਕੁ ਸੂਤਕ ਓਪਤਿ ਹੋਈ ॥ ਜਨਮੇ ਸੂਤਕੁ ਮੂਏ ਫੁਨਿ ਸੂਤਕੁ ਸੂਤਕ ਪਰਜ ਬਿਗੋਈ ॥੧॥ ਕਹੁ ਰੇ ਪੰਡੀਆ ਕਉਨ ਪਵੀਤਾ ॥ ਐਸਾ ਗਿਆਨੁ ਜਪਹੁ ਮੇਰੇ ਮੀਤਾ ॥੧॥ ਰਹਾਉ ॥ ਨੈਨਹੁ ਸੂਤਕੁ ਬੈਨਹੁ ਸੂਤਕੁ ਸੂਤਕੁ ਸ੍ਰਵਨੀ ਹੋਈ ॥ ਊਠਤ ਬੈਠਤ ਸੂਤਕੁ ਲਾਗੈ ਸੂਤਕੁ ਪਰੈ ਰਸੋਈ ॥੨॥ ਫਾਸਨ ਕੀ ਬਿਧਿ ਸਭੁ ਕੋਊ ਜਾਨੈ ਛੂਟਨ ਕੀ ਇਕੁ ਕੋਈ ॥ ਕਹਿ ਕਬੀਰ ਰਾਮੁ ਰਿਦੈ ਬਿਚਾਰੈ ਸੂਤਕੁ ਤਿਨੈ ਨ ਹੋਈ ॥੩॥੪੧॥ ਗਉੜੀ ॥ ਝਗਰਾ ਏਕੁ ਨਿਬੇਰਹੁ ਰਾਮ ॥ ਜਉ ਤੁਮ ਅਪਨੇ ਜਨ ਸੌ ਕਾਮੁ ॥੧॥ ਰਹਾਉ ॥ ਇਹੁ ਮਨੁ ਬਡਾ ਕਿ ਜਾ ਸਉ ਮਨੁ ਮਾਨਿਆ ॥ ਰਾਮੁ ਬਡਾ ਕੈ ਰਾਮਹਿ ਜਾਨਿਆ ॥੧॥ ਬ੍ਰਹਮਾ ਬਡਾ ਕਿ ਜਾਸੁ ਉਪਾਇਆ ॥ ਬੇਦੁ ਬਡਾ ਕਿ ਜਹਾਂ ਤੇ ਆਇਆ ॥੨॥ ਕਬੀਰ ਹਉ ਭਇਆ ਉਦਾਸੁ ॥ ਤੀਰਥੁ ਬਡਾ ਕਿ ਹਰਿ ਕਾ ਦਾਸੁ ॥੩॥੪੨॥ ਰਾਗੁ ਗਉੜੀ ਚੇਤੀ ॥ ਦੇਖੌ ਭਾਈ ਗ੍ਯਾਨ ਕੀ ਆਈ ਆਂਧੀ ॥ ਸਭੈ ਉਡਾਨੀ ਭ੍ਰਮ ਕੀ ਟਾਟੀ ਰਹੈ ਨ ਮਾਇਆ ਬਾਂਧੀ ॥੧॥ ਰਹਾਉ ॥ ਦੁਚਿਤੇ ਕੀ ਦੁਇ ਥੂਨਿ ਗਿਰਾਨੀ ਮੋਹ ਬਲੇਡਾ ਟੂਟਾ ॥ ਤਿਸਨਾ ਛਾਨਿ ਪਰੀ ਧਰ ਊਪਰਿ ਦੁਰਮਤਿ ਭਾਂਡਾ ਫੂਟਾ ॥੧॥ ਆਂਧੀ ਪਾਛੇ ਜੋ ਜਲੁ ਬਰਖੈ ਤਿਹਿ ਤੇਰਾ ਜਨੁ ਭੀਨਾਂ ॥ ਕਹਿ ਕਬੀਰ ਮਨਿ ਭਇਆ ਪ੍ਰਗਾਸਾ ਉਦੈ ਭਾਨੁ ਜਬ ਚੀਨਾ ॥੨॥੪੩॥

ਗਉੜੀ ਚੇਤੀ ॥ ੧ਓ ਸਤਿਗੁਰ ਪ੍ਰਸਾਦਿ ॥

ਹਰਿ ਜਸੁ ਸੁਨਹਿ ਨ ਹਰਿ ਗੁਨ ਗਾਵਹਿ ॥ ਬਾਤਨ ਹੀ ਅਸਮਾਨੁ ਗਿਰਾਵਹਿ ॥੧॥ ਐਸੇ ਲੋਗਨ ਸਿਉ ਕਿਆ ਕਹੀਐ ॥ ਜੋ ਪ੍ਰਭ ਕੀਏ ਭਗਤਿ ਤੇ ਬਾਹਜ ਤਿਨ ਤੇ ਸਦਾ ਡਰਾਨੇ ਰਹੀਐ ॥੧॥ ਰਹਾਉ ॥ ਆਪਿ ਨ ਦੇਹਿ ਚੁਰੂ ਭਰਿ ਪਾਨੀ ॥ ਤਿਹ ਨਿੰਦਹਿ ਜਿਹ ਗੰਗਾ ਆਨੀ ॥੨॥ ਬੈਠਤ ਉਠਤ ਕੁਟਿਲਤਾ ਚਾਲਹਿ ॥ ਆਪੁ ਗਏ ਅਉਰਨ ਹੂ ਘਾਲਹਿ ॥੩॥ ਛਾਡਿ ਕੁਚਰਚਾ ਆਨ ਨ ਜਾਨਹਿ ॥ ਬ੍ਰਹਮਾ ਹੂ ਕੋ ਕਹਿਓ ਨ ਮਾਨਹਿ ॥੪॥ ਆਪੁ ਗਏ ਅਉਰਨ ਹੂ ਖੋਵਹਿ ॥ ਆਗਿ ਲਗਾਇ ਮੰਦਰ ਮੈ ਸੋਵਹਿ ॥੫॥ ਅਵਰਨ ਹਸਤ ਆਪ ਹਹਿ ਕਾਂਨੇ ॥ ਤਿਨ ਕਉ ਦੇਖਿ ਕਬੀਰ ਲਜਾਨੇ ॥੬॥੧॥੪੪॥

ਰਾਗੁ ਗਉੜੀ ਬੈਰਾਗਣਿ ਕਬੀਰ ਜੀ ॥ ੧ਓ ਸਤਿਗੁਰ ਪ੍ਰਸਾਦਿ ॥

ਜੀਵਤ ਪਿਤਰ ਨ ਮਾਨੈ ਕੋਊ ਮੂਏਂ ਸਿਰਾਧ ਕਰਾਹੀ ॥ ਪਿਤਰ ਭੀ ਬਪੁਰੇ ਕਹੁ ਕਿਉ ਪਾਵਹਿ ਕਊਆ ਕੂਕਰ ਖਾਹੀ ॥੧॥ ਮੋ ਕਉ ਕੁਸਲੁ ਬਤਾਵਹੁ ਕੋਈ ॥ ਕੁਸਲੁ ਕੁਸਲੁ ਕਰਤੇ ਜਗੁ ਬਿਨਸੈ ਕੁਸਲੁ ਭੀ ਕੈਸੇ ਹੋਈ ॥੧॥ ਰਹਾਉ ॥ ਮਾਟੀ ਕੇ ਕਰਿ ਦੇਵੀ ਦੇਵਾ ਤਿਸੁ ਆਗੈ ਜੀਉ ਦੇਹੀ ॥ ਐਸੇ ਪਿਤਰ ਤੁਮਾਰੇ ਕਹੀਅਹਿ ਆਪਨ ਕਹਿਆ ਨ ਲੇਹੀ ॥੨॥ ਸਰਜੀਉ ਕਾਟਹਿ ਨਿਰਜੀਉ ਪੂਜਹਿ ਅੰਤ ਕਾਲ ਕਉ ਭਾਰੀ ॥ ਰਾਮ ਨਾਮ ਕੀ ਗਤਿ ਨਹੀ ਜਾਨੀ ਭੈ ਡੂਬੇ ਸੰਸਾਰੀ ॥੩॥ ਦੇਵੀ ਦੇਵਾ ਪੂਜਹਿ ਡੋਲਹਿ ਪਾਰਬ੍ਰਹਮੁ ਨਹੀ ਜਾਨਾ ॥ ਕਹਤ ਕਬੀਰ ਅਕੁਲੁ ਨਹੀ ਚੇਤਿਆ ਬਿਖਿਆ ਸਿਉ ਲਪਟਾਨਾ ॥੪॥੧॥੪੫॥ ਗਉੜੀ ॥ ਜੀਵਤ ਮਰੈ ਮਰੈ ਫੁਨਿ ਜੀਵੈ ਐਸੇ ਸੁੰਨਿ ਸਮਾਇਆ ॥ ਅੰਜਨ ਮਾਹਿ ਨਿਰੰਜਨਿ ਰਹੀਐ ਬਹੁੜਿ ਨ ਭਵਜਲਿ ਪਾਇਆ ॥੧॥ ਮੇਰੇ ਰਾਮ ਐਸਾ ਖੀਰੁ ਬਿਲੋਈਐ ॥ ਗੁਰਮਤਿ ਮਨੂਆ ਅਸਥਿਰੁ ਰਾਖਹੁ ਇਨ ਬਿਧਿ ਅੰਮ੍ਰਿਤੁ ਪੀਓਈਐ ॥੧॥ ਰਹਾਉ ॥ ਗੁਰ ਕੈ ਬਾਣਿ ਬਜਰ ਕਲ ਛੇਦੀ ਪ੍ਰਗਟਿਆ ਪਦੁ ਪਰਗਾਸਾ ॥ ਸਕਤਿ ਅਧੇਰ ਜੇਵੜੀ ਭ੍ਰਮੁ ਚੂਕਾ ਨਿਹਚਲੁ ਸਿਵ ਘਰਿ ਬਾਸਾ ॥੨॥ ਤਿਨਿ ਬਿਨੁ ਬਾਣੈ ਧਨਖੁ ਚੜਾਈਐ ਇਹੁ ਜਗੁ ਬੇਧਿਆ ਭਾਈ ॥ ਦਹ ਦਿਸ ਬੂਡੀ ਪਵਨੁ ਝੁਲਾਵੈ ਡੋਰਿ ਰਹੀ ਲਿਵ ਲਾਈ ॥੩॥ ਉਨਮਨਿ ਮਨੂਆ ਸੁੰਨਿ ਸਮਾਨਾ ਦੁਬਿਧਾ ਦੁਰਮਤਿ ਭਾਗੀ ॥ ਕਹੁ ਕਬੀਰ ਅਨਭਉ ਇਕੁ ਦੇਖਿਆ ਰਾਮ ਨਾਮਿ ਲਿਵ ਲਾਗੀ ॥੪॥੨॥੪੬॥ ਗਉੜੀ ਬੈਰਾਗਣਿ ਤਿਪਦੇ ॥

ਉਲਟਤਪਵਨਚਕ੍ਰਖਟੁਭੇਦੇਸੁਰਤਿਸੁੰਨਅਨਰਾਗੀ॥ਆਵੈਨਜਾਇਮਰੈਨਜੀਵੈਤਾਸੁਖੋ
ਜੁਬੈਰਾਗੀ॥੧॥ਮੇਰੇਮਨਮਨਹੀਉਲਟਿਸਮਾਨਾ॥ਗੁਰਪਰਸਾਦਿਅਕਲਿਭਈਅਵਰੈਨਾ
ਤਰੁਥਾਬੇਗਾਨਾ॥੧॥ਰਹਾਉ॥ਨਿਵਰੈਦੂਰਿਦੂਰਿਫੁਨਿਨਿਵਰੈਜਿਨਿਜੈਸਾਕਰਿਮਾਨਿਆ॥ਅ
ਲਉਤੀਕਾਜੈਸੇਭਇਆਬਰੇਡਾ॥ਜਿਨਿਪੀਆਤਿਨਜਾਨਿਆ॥੨॥ਤੇਰੀਨਿਰਗੁਨਕਥ
ਕਾਇਸਿਉਕਹੀਐਐਸਾਕੋਇਬਿਬੇਕੀ॥ਕਹੁਕਬੀਰਜਿਨਿਦੀਆਪਲੀਤਾਤਿਨਿਤੈਸੀਝ
ਲਦੇਖੀ॥੩॥੩॥੪੭॥ਗਉੜੀ॥ ॥ਤਹਪਾਵਸਸਿੰਧੁਧੂਪਨਹੀਛਹੀਆਤਹਉਤਪ
ਤਿਪਰਲਉਨਾਹੀ॥ਜੀਵਨਮਿਰਤੁਨਦੁਖੁਸੁਖੁਬਿਆਪੈਸੁੰਨਸਮਾਧਿਦੋਊਤਹਨਾਹੀ॥੧॥ਸ
ਹਜਕੀਅਕਥਕਥਾਹੈਨਿਰਾਰੀ॥ਤੁਲਿਨਹੀਚਢੈਜਾਇਨਮੁਕਾਤੀਹਲੁਕੀਲਗੈਨਭਾਰੀ॥੧॥
ਰਹਾਉ॥ਅਰਧਉਰਧਦੋਊਤਹਨਾਹੀਰਾਤਿਦਿਨਸੁਤਹਨਾਹੀ॥ਜਲੁਨਹੀਪਵਨੁਪਾਵਕੁਫੁ
ਨਿਨਾਹੀਸਤਿਗੁਰਤਹਾਸਮਾਹੀ॥੨॥ਅਗਮਅਗੋਚਰੁਰਹੈਨਿਰੰਤਰਿਗੁਰਕਿਰਪਾਤੇਲਹੀਐ
॥ਕਹੁਕਬੀਰਬਲਿਜਾਉਗੁਰਅਪੁਨੇਸਤਸੰਗਤਿਮਿਲਿਰਹੀਐ॥੩॥੪॥੪੮॥ਗਉ
ੜੀ॥ ॥ਪਾਪੁਪੁੰਨੁਦੁਇਬੈਲਬਿਸਾਹੇਪਵਨੁਪੂਜੀਪਰਗਾਸਿਓ॥ਤ੍ਰਿਸਨਾਗੁਣਿਭ
ਰੀਘਟਭੀਤਰਿਇਨਿਬਿਧਿਟਾਂਡਬਿਸਾਹਿਓ॥੧॥ਐਸਾਨਾਇਕੁਰਾਮੁਹਮਾਰਾ॥ਸਗਲ
ਸੰਸਾਰੁਕੀਓਬਨਜਾਰਾ॥੧॥ਰਹਾਉ॥ਕਾਮੁਕ੍ਰੋਧੁਦੁਇਭਏਜਗਾਤੀਮਨਤਰੰਗਬਟਵਾਰਾ॥
ਪੰਚਤਤੁਮਿਲਿਦਾਨੁਨਿਬੇਰਹਿਟਾਂਡਾਉਤਰਿਓਪਾਰਾ॥੨॥ਕਹਤਕਬੀਰੁਸੁਨਹੁਰੇਸੰਤਹੁ
ਅਬਐਸੀਬਨਿਆਈ॥ਘਾਟੀਚਢਤਬੈਲੁਇਕੁਥਾਕਾਚਲੋਗੋਨਿਛਿਟਕਾਈ॥੩॥
੫॥੪੯॥ਗਉੜੀਪੰਚਪਦਾ॥ ॥ਪੇਵਕੜੈਦਿਨਚਾਰਿਹੈਸਾਹੁਰੜੈਜਾਣਾ॥ਅੰਧਾਲੋ
ਕੁਨਜਾਣਈਮੂਰਖੁਏਆਣਾ॥੧॥ਕਹੁਡਡੀਆਬਾਧੈਧਨਖੜੀ॥ਪਾਹੂਘਰਿਆਏਮੁਕ
ਲਾਊਆਏ॥੧॥ਰਹਾਉ॥ਓਹਜਿਦਿਸੈਖੂਹੜੀਕਉਨਲਾਜੁਵਟਾਰੀ॥ਲਾਜੁਘੜੀਸਿ
ਉਤੂਟਿਪੜੀਉਠਿਚਲੀਪਨਿਹਾਰੀ॥੨॥ਸਾਹਿਬੁਹੋਇਦਇਆਲੁਕ੍ਰਿਪਾਕਰੇਅਪੁਨਾਕਾ
ਰਜੁਸਵਾਰੇ॥ਤਾਸੋਹਾਗਣਿਜਾਣੀਐਗੁਰਸਬਦੁਬੀਚਾਰੇ॥੩॥ਕਿਰਤਕੀਬਾਂਧੀਸਭ
ਫਿਰੈਦੇਖਹੁਬੀਚਾਰੀ॥ਏਸਨੋਕਿਆਆਖੀਐਕਿਆਕਰੇਵਿਚਾਰੀ॥੪॥ਭਈਨਿਰਾਸੀ
ਉਠਿਚਲੀਚਿਤਬੰਧਿਨਧੀਰਾ॥ਹਰਿਕੀਚਰਣੀਲਾਗਿਰਹੁਭਜੁਸਰਣਿਕਬੀਰਾ॥

੬॥੫੦॥ਗਉੜੀ॥ ॥ਜੋਗੀਕਹਹਿਜੋਗੁਭਲਮੀਠਾਅਵਰੁਨਦੂਜਾਭਾਈ॥ਰੁੰਡਿਤ
ਮੁੰਡਿਤਏਕੈਸਬਦੀਏਇਕਹਹਿਸਿਧਿਪਾਈ॥੧॥ਹਰਿਬਿਨੁਭਰਮਿਭੁਲਾਨੇਅੰਧਾ॥ਜਾ
ਪਹਿਜਾਉਆਪੁਛੁਟਕਾਵਨਿਤੇਬਾਧੇਬਹੁਫੰਧਾ॥੧॥ਰਹਾਉ॥ਜਹਤੇਉਪਜੀਤਹੀਸਮਾਨੀ
ਇਹਬਿਧਿਬਿਸਰੀਤਬਹੀ॥ਪੰਡਿਤਗੁਣੀਸੂਰਹਮਦਾਤੇਏਹਿਕਹਹਿਬਡਹਮਹੀ॥੨॥
ਜਿਸਹਿਬੁਝਾਏਸੋਈਬੂਝੈਬਿਨੁਬੂਝੇਕਿਉਰਹੀਐ॥ਸਤਿਗੁਰੁਮਿਲੈਅੰਧੇਰਾਚੂਕੈਇਨ
ਬਿਧਿਮਾਣਕੁਲਹੀਐ॥੩॥ਤਜਿਬਾਵੇਦਾਹਨੇਬਿਕਾਰਾਹਰਿਪਦੁਦ੍ਰਿੜੁਕਰਿਰਹੀਐ॥
ਕਹੁਕਬੀਰਗੂੰਗੈਗੁੜੁਖਾਇਆਪੂਛੇਤੇਕਿਆਕਹੀਐ॥੪॥੭॥੫੧॥
ਰਾਗੁਗਉੜੀਪੂਰਬੀਕਬੀਰਜੀ॥ ੧ੴਸਤਿਗੁਰਪ੍ਰਸਾਦਿ॥
ਜਹਕਛੁਅਹਾਤਹਾਕਿਛੁਨਾਹੀਪੰਚਤਤੁਤਹਨਾਹੀ॥ਇੜਾਪਿੰਗਲਾਸੁਖਮਨਬੰਦੇਏਅਵ
ਗਨਕਤਜਾਹੀ॥੧॥ਤਾਗਾਤੂਟਾਗਗਨੁਬਿਨਸਿਗਇਆਤੇਰਾਬੋਲਤੁਕਹਾਸਮਾਈ॥ਏਹਸੰ
ਸਾਮੋਕਉਅਨਦਿਨੁਬਿਆਪੈਮੋਕਉਕੋਨਕਹੈਸਮਝਾਈ॥੧॥ਰਹਾਉ॥ਜਹਬਰਭੰਡੁਪਿੰ
ਡੁਤਹਨਾਹੀਰਚਨਹਾਰੁਤਹਨਾਹੀ॥ਜੋੜਨਹਾਰੋਸਦਾਅਤੀਤਾਇਹਕਹੀਐਕਿਸੁਮਾਹੀ॥
੨॥ਜੋੜੀਜੁੜੈਨਤੋੜੀਤੂਟੈਜਬਲਗੁਹੋਇਬਿਨਾਸੀ॥ਕਾਕੋਠਾਕੁਰੁਕਾਕੋਸੇਵਕੁਕੋਕਾਹੂ
ਕੈਜਾਸੀ॥੩॥ਕਹੁਕਬੀਰਲਿਵਲਾਗਿਰਹੀਹੈਜਹਾਬਸੇਦਿਨਰਾਤੀ॥ਉਆਕਾਮਰਮੁਓ
ਹੀਪਰੁਜਾਨੈਓਹੁਤਉਸਦਾਅਬਿਨਾਸੀ॥੪॥੧॥੫੨॥ਗਉੜੀ॥ ॥ਸੁਰਤਿਸਿਮ੍ਰਿਤਿ
ਦੁਇਕੰਨੀਮੁੰਦ੍ਰਾਪਰਮਿਤਿਬਾਹਰਿਖਿੰਥਾ॥ਸੁੰਨਗੁਫਾਮਹਿਆਸਣੁਬੈਸਣੁਕਲਪਬਿਬ
ਰਜਿਤਪੰਥਾ॥੧॥ਮੇਰੇਰਾਜਨਮੈਬੈਰਾਗੀਜੋਗੀ॥ਮਰਤਨਸੋਗਬਿਓਗੀ॥੧॥ਰਹਾਉ॥ਖੰ
ਡਬ੍ਰਹਮੰਡਮਹਿਸਿੰਙੀਮੇਰਾਬਟੂਆਸਭੁਜਗੁਭਸਮਾਧਾਰੀ॥ਤਾੜੀਲਾਗੀਤ੍ਰਿਪਲੁਪਲ
ਟੀਐਛੂਟੈਹੋਇਪਸਾਰੀ॥੨॥ਮਨੁਪਵਨੁਦੁਇਤੂੰਬਾਕਰੀਹੈਜੁਗਜੁਗਸਾਰਦਸਾਜੀ॥ਥਿਰ
ਭਈਤੰਤੀਤੂਟਸਿਨਾਹੀਅਨਹਦਕਿੰਗੁਰੀਬਾਜੀ॥੩॥ਸੁਨਿਮਨਮਗਨਭਏਹੈਪੂਰੇਮਾਇਆ
ਡੋਲਨਲਾਗੀ॥ਕਹੁਕਬੀਰਤਾਕਉਪੁਨਰਪਿਜਨਮੁਨਹੀਖੇਲਿਗਇਓਬੈਰਾਗੀ॥੪॥੨॥
੫੩॥ਗਉੜੀ॥ ॥ਗਜਨਵਗਜਦਸਗਜਇਕੀਸਪੁਰੀਆਏਕਤਨਾਈ॥ਸਾਠਸੂ
ਤਨਵਖੰਡਬਹਤਰਿਪਾਟੁਲਗੋਅਧਿਕਾਈ॥੧॥ਗਈਬੁਨਾਵਨਮਾਹੋ॥ਘਰਛੋਡਿਐਜਾ

ਇ ਜੁਲਾਹੋ ॥੧॥ ਰਹਾਉ ॥ ਗਜੀ ਨ ਮਿਨੀਐ ਤੋਲਿ ਨ ਤੁਲੀਐ ਪਾਚਨੁ ਸੇਰ ਅਢਾਈ ॥ ਜੌ ਕਰਿ ਪਾਚਨੁ ਬੇਗਿ ਨ ਪਾਵੈ ਝਗਰੁ ਕਰੈ ਘਰਹਾਈ ॥੨॥ ਦਿਨ ਕੀ ਬੈਠ ਖਸਮ ਕੀ ਬਰਕਸ ਇਹ ਬੇਲਾ ਕਤ ਆਈ ॥ ਛੂਟੇ ਕੂੰਡੇ ਭੀਗੈ ਪੁਰੀਆ ਚਲਿਓ ਜੁਲਾਹੋ ਰੀਸਾਈ ॥੩॥ ਛੋਛੀ ਨਲੀ ਤੰਤੁ ਨਹੀ ਨਿਕਸੈ ਨਤਰ ਰਹੀ ਉਰਝਾਈ ॥ ਛੋਡਿ ਪਸਾਰੁ ਈਹਾ ਰਹੁ ਬਪੁਰੀ ਕਹੁ ਕਬੀਰ ਸਮਝਾਈ ॥੪॥੩॥੫੪॥ ਗਉੜੀ ॥ ਏਕ ਜੋਤਿ ਏਕਾ ਮਿਲੀ ਕਿੰਬਾ ਹੋਇ ਮਹੋਇ ॥ ਜਿਤੁ ਘਟਿ ਨਾਮੁ ਨ ਊਪਜੈ ਫੂਟਿ ਮਰੈ ਜਨੁ ਸੋਇ ॥੧॥ ਸਾਵਲ ਸੁੰਦਰ ਰਾਮਈਆ ॥ ਮੇਰਾ ਮਨੁ ਲਾਗਾ ਤੋਹਿ ॥੧॥ ਰਹਾਉ ॥ ਸਾਧੁ ਮਿਲੈ ਸਿਧਿ ਪਾਈਐ ਕਿ ਏਹੁ ਜੋਗੁ ਕਿ ਭੋਗੁ ॥ ਦੁਹੁ ਮਿਲਿ ਕਾਰਜੁ ਊਪਜੈ ਰਾਮ ਨਾਮ ਸੰਜੋਗੁ ॥੨॥ ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ ॥ ਜਿਉ ਕਾਸੀ ਉਪਦੇਸੁ ਹੋਇ ਮਾਨਸ ਮਰਤੀ ਬਾਰ ॥੩॥ ਕੋਈ ਗਾਵੈ ਕੋ ਸੁਣੈ ਹਰਿ ਨਾਮਾ ਚਿਤੁ ਲਾਇ ॥ ਕਹੁ ਕਬੀਰ ਸੰਸਾ ਨਹੀ ਅੰਤਿ ਪਰਮ ਗਤਿ ਪਾਇ ॥੪॥੧੪॥੫੫॥ ਗਉੜੀ ॥ ਜੇਤੇ ਜਤਨ ਕਰਤ ਤੇ ਡੂਬੇ ਭਵ ਸਾਗਰੁ ਨਹੀ ਤਾਰਿਓ ਰੇ ॥ ਕਰਮ ਧਰਮ ਕਰਤੇ ਬਹੁ ਸੰਜਮ ਅਹੰਬੁਧਿ ਮਨੁ ਜਾਰਿਓ ਰੇ ॥੧॥ ਸਾਸ ਗ੍ਰਾਸ ਕੋ ਦਾਤੋ ਠਾਕੁਰੁ ਸੋ ਕਿਉ ਮਨਹੁ ਬਿਸਾਰਿਓ ਰੇ ॥ ਹੀਰਾ ਲਾਲੁ ਅਮੋਲੁ ਜਨਮੁ ਹੈ ਕਉਡੀ ਬਦਲੈ ਹਾਰਿਓ ਰੇ ॥੧॥ ਰਹਾਉ ॥ ਤ੍ਰਿਸਨਾ ਤ੍ਰਿਖਾ ਭੂਖ ਭ੍ਰਮਿ ਲਾਗੀ ਹਿਰਦੈ ਨਾਹਿ ਬੀਚਾਰਿਓ ਰੇ ॥ ਉਨਮਤ ਮਾਨ ਹਿਰਿਓ ਮਨ ਮਾਹੀ ਗੁਰ ਕਾ ਸਬਦੁ ਨ ਧਾਰਿਓ ਰੇ ॥੨॥ ਸੁਆਦ ਲੁਭਤ ਇੰਦ੍ਰੀ ਰਸ ਪ੍ਰੇਰਿਓ ਮਦ ਰਸ ਲੈਤ ਬਿਕਾਰਿਓ ਰੇ ॥ ਕਰਮ ਭਾਗ ਸੰਤਨ ਸੰਗਾਨੇ ਕਾਸਟ ਲੋਹ ਉਧਾਰਿਓ ਰੇ ॥੩॥ ਧਾਵਤ ਜੋਨਿ ਜਨਮ ਭ੍ਰਮਿ ਥਾਕੇ ਅਬ ਦੁਖ ਕਰਿ ਹਮ ਹਾਰਿਓ ਰੇ ॥ ਕਹਿ ਕਬੀਰ ਗੁਰ ਮਿਲਤ ਮਹਾ ਰਸੁ ਪ੍ਰੇਮ ਭਗਤਿ ਨਿਸਤਾਰਿਓ ਰੇ ॥੪॥੧॥੫॥੫੬॥ ਗਉੜੀ ॥ ਕਾਲਬੂਤ ਕੀ ਹਸਤਨੀ ਮਨ ਬਉਰਾ ਰੇ ਚਲਤੁ ਰਚਿਓ ਜਗਦੀਸ ॥ ਕਾਮ ਸੁਆਇ ਗਜ ਬਸਿ ਪਰੇ ਮਨ ਬਉਰਾ ਰੇ ਅੰਕਸੁ ਸਹਿਓ ਸੀਸ ॥੧॥ ਬਿਖੈ ਬਾਚੁ ਹਰਿ ਰਾਚੁ ਸਮਝੁ ਮਨ ਬਉਰਾ ਰੇ ॥ ਨਿਰਭੈ ਹੋਇ ਨ ਹਰਿ ਭਜੇ ਮਨ ਬਉਰਾ ਰੇ ਗਹਿਓ ਨ ਰਾਮ ਜਹਾਜੁ ॥੧॥ ਰਹਾਉ ॥ ਮਰਕਟ ਮੁਸਟੀ ਅਨਾਜ ਕੀ ਮਨ ਬਉਰਾ ਰੇ ਲੀਨੀ ਹਾਥੁ ਪਸਾਰਿ ॥ ਛੂਟਨ ਕੋ ਸਹਸਾ ਪਰਿਆ ਮਨ ਬਉਰਾ ਰੇ ਨਾਚਿਓ ਘਰ ਘਰ ਬਾਰਿ ॥੨॥ ਜਿਉ ਨਲਨੀ ਸੂਅਟਾ ਗਹਿਓ ਮਨ ਬਉਰਾ ਰੇ ਮਾਇਆ ਇਹੁ ਬਿਉਹਾਰੁ ॥ ਜੈਸਾ ਰੰਗੁ ਕਸੁੰਭ ਕਾ ਮਨ ਬਉਰਾ ਰੇ ਤਿਉ ਪਸਰਿਓ ਪਾਸਾਰੁ ॥੩॥

ਨਾਵਨ ਕਉ ਤੀਰਥ ਘਨੇ ਮਨ ਬਉਰਾ ਰੇ ਪੂਜਨ ਕਉ ਬਹੁ ਦੇਵ ॥ ਕਹੁ ਕਬੀਰ ਛੂਟਨੁ ਨਹੀ ਮਨ ਬਉਰਾ ਰੇ ਛੂਟਨੁ ਹਰਿ ਕੀ ਸੇਵ ॥੪॥੧॥੬॥੫੭॥ ਗਉੜੀ ॥ ਅਗਨਿ ਨ ਦਹੈ ਪਵਨੁ ਨਹੀ ਮਗਨੈ ਤਸਕਰੁ ਨੇਰਿ ਨ ਆਵੈ ॥ ਰਾਮ ਨਾਮ ਧਨੁ ਕਰਿ ਸੰਚਉਨੀ ਸੋ ਧਨੁ ਕਤ ਹੀ ਨ ਜਾਵੈ ॥੧॥ ਹਮਰਾ ਧਨੁ ਮਾਧਉ ਗੋਬਿੰਦੁ ਧਰਣੀਧਰੁ ਇਹੈ ਸਾਰ ਧਨੁ ਕਹੀਐ ॥ ਜੋ ਸੁਖੁ ਪ੍ਰਭ ਗੋਬਿਦ ਕੀ ਸੇਵਾ ਸੋ ਸੁਖੁ ਰਾਜਿ ਨ ਲਹੀਐ ॥੧॥ ਰਹਾਉ ॥ ਇਸੁ ਧਨ ਕਾਰਣਿ ਸਿਵ ਸਨਕਾਦਿਕ ਖੋਜਤ ਭਏ ਉਦਾਸੀ ॥ ਮਨਿ ਮੁਕੰਦੁ ਜਿਹਬਾ ਨਾਰਾਇਨੁ ਪਰੈ ਨ ਜਮ ਕੀ ਫਾਸੀ ॥੨॥ ਨਿਜ ਧਨੁ ਗਿਆਨੁ ਭਗਤਿ ਗੁਰਿ ਦੀਨੀ ਤਾਸੁ ਸੁਮਤਿ ਮਨੁ ਲਾਗਾ ॥ ਜਲਤ ਅੰਭ ਥੰਭਿ ਮਨੁ ਧਾਵਤ ਭਰਮ ਬੰਧਨ ਭਉ ਭਾਗਾ ॥੩॥ ਕਹੈ ਕਬੀਰੁ ਮਦਨ ਕੇ ਮਾਤੇ ਹਿਰਦੈ ਦੇਖੁ ਬੀਚਾਰੀ ॥ ਤੁਮ ਘਰਿ ਲਾਖ ਕੋਟਿ ਅਸ੍ਵ ਹਸਤੀ ਹਮ ਘਰਿ ਏਕੁ ਮੁਰਾਰੀ ॥੪॥੧॥੭॥੫੮॥ ਗਉੜੀ ॥ ਜਿਉ ਕਪਿ ਕੇ ਕਰ ਮੁਸਟਿ ਚਨਨ ਕੀ ਲੁਬਧਿ ਨ ਤਿਆਗੁ ਦਇਓ ॥ ਜੋ ਜੋ ਕਰਮ ਕੀਏ ਲਾਲਚ ਸਿਉ ਤੇ ਫਿਰਿ ਗਰਹਿ ਪਰਿਓ ॥੧॥ ਭਗਤਿ ਬਿਨੁ ਬਿਰਥੇ ਜਨਮੁ ਗਇਓ ॥ ਸਾਧਸੰਗਤਿ ਭਗਵਾਨ ਭਜਨ ਬਿਨੁ ਕਹੀ ਨ ਸਚੁ ਰਹਿਓ ॥੧॥ ਰਹਾਉ ॥ ਜਿਉ ਉਦਿਆਨ ਕੁਸਮ ਪਰਫੁਲਿਤ ਕਿਨਹਿ ਨ ਘ੍ਰਾਉ ਲਇਓ ॥ ਤੈਸੇ ਭ੍ਰਮਤ ਅਨੇਕ ਜੋਨਿ ਮਹਿ ਫਿਰਿ ਫਿਰਿ ਕਾਲ ਹਇਓ ॥੨॥ ਇਆ ਧਨ ਜੋਬਨ ਅਰੁ ਸੁਤ ਦਾਰਾ ਪੇਖਨ ਕਉ ਜੁ ਦਇਓ ॥ ਤਿਨ ਹੀ ਮਾਹਿ ਅਟਕਿ ਜੋ ਉਰਝੇ ਇੰਦ੍ਰੀ ਪ੍ਰੇਰਿ ਲਇਓ ॥੩॥ ਅਉਧ ਅਨਲ ਤਨੁ ਤਿਨ ਕੋ ਮੰਦਰੁ ਚਹੁ ਦਿਸ ਠਾਟੁ ਠਇਓ ॥ ਕਹਿ ਕਬੀਰ ਭੈ ਸਾਗਰ ਤਰਨ ਕਉ ਮੈ ਸਤਿਗੁਰ ਓਟ ਲਇਓ ॥੪॥੧॥੮॥੫੯॥ ਗਉੜੀ ਚੇਤੀ ॥ ਪਾਨੀ ਮੈਲਾ ਮਾਟੀ ਗੋਰੀ ॥ ਇਸ ਮਾਟੀ ਕੀ ਪੁਤਰੀ ਜੋਰੀ ॥੧॥ ਮੈ ਨਾਹੀ ਕਛੁ ਆਹਿ ਨ ਮੋਰਾ ॥ ਤਨੁ ਧਨੁ ਸਭੁ ਰਸੁ ਗੋਬਿੰਦ ਤੋਰਾ ॥੧॥ ਰਹਾਉ ॥ ਇਸ ਮਾਟੀ ਮਹਿ ਪਵਨੁ ਸਮਾਇਆ ॥ ਝੂਠਾ ਪਰਪੰਚੁ ਜੋਰਿ ਚਲਾਇਆ ॥੨॥ ਕਿਨਹੂ ਲਾਖ ਪਾਂਚ ਕੀ ਜੋਰੀ ॥ ਅੰਤ ਕੀ ਬਾਰ ਗਗਰੀਆ ਫੋਰੀ ॥੩॥ ਕਹਿ ਕਬੀਰ ਇਕ ਨੀਵ ਉਸਾਰੀ ॥ ਖਿਨ ਮਹਿ ਬਿਨਸਿ ਜਾਇ ਅਹੰਕਾਰੀ ॥੪॥੧॥੯॥੬੦॥ ਗਉੜੀ ॥ ਰਾਮ ਜਪਉ ਜੀਅ ਐਸੇ ਐਸੇ ॥ ਧ੍ਰੂ ਪ੍ਰਹਿਲਾਦ ਜਪਿਓ ਹਰਿ ਜੈਸੇ ॥੧॥ ਦੀਨ ਦਇਆਲ ਭਰੋਸੇ ਤੇਰੇ ॥ ਸਭੁ ਪਰਵਾਰੁ ਚੜਾਇਆ ਬੇੜੇ ॥੧॥ ਰਹਾਉ ॥ ਜਾ ਤਿਸੁ ਭਾਵੈ ਤਾ ਹੁਕਮੁ ਮਨਾਵੈ ॥ ਇਸ

ਸਭੋਤੇਰੋਕਉਪਾਰਿਨਪਾਵੈ॥੨॥ਗੁਰਪ੍ਰਸਾਦਿਐਸੀਬੁਧਿਸਮਾਨੀ॥ਚੂਕਿਗਈਫਿਰਿ
ਆਵਨਜਾਨੀ॥੩॥ਕਹੁਕਬੀਰਭਜੁਸਾਰਿਗਪਾਨੀ॥ਉਰਵਾਰਿਪਾਰਿਸਭਏਕੋਦਾਨੀ॥
੪॥੨॥੧੦॥ਦੁ੧॥ਗਉੜੀ॥ ॥ਜੋਨਿਛਾਡਿਜਉਜਗਮਹਿਆਇਓ॥ਲਾਗਤਪਵ
ਨਖਸਮੁਬਿਸਰਾਇਓ॥੧॥ਜੀਅਰਾਹਰਿਕੇਗੁਨਗਾਉ॥੧॥ਰਹਾਉ॥ਗਰਭਜੋਨਿਮਹਿ
ਉਰਧਤਪੁਕਰਤਾ॥ਤਉਜਠਰਅਗਨਿਮਹਿਰਹਤਾ॥੨॥ਲਖਚਉਰਾਸੀਹਜੋਨਿਭ੍ਰਮਿ
ਆਇਓ॥ਅਬਕੇਛੁਟਕੇਠਉਰਨਠਾਇਓ॥੩॥ਕਹੁਕਬੀਰਭਜੁਸਾਰਿਗਪਾਨੀ॥ਆ
ਵਤਦੀਸੈਜਾਤਨਜਾਨੀ॥੪॥੧॥੧੧॥ਦੁ੨॥ਗਉੜੀਪੂਰਬੀ॥ ॥ਸੁਰਗਬਾਸੁ
ਬਾਛੀਐਡਰੀਐਨਨਰਕਿਨਿਵਾਸੁ॥ਹੋਨਾਹੈਸੋਹੋਈਹੈਮਨਹਿਨਕੀਜੈਆਸ॥੧॥ਰਮਈ
ਆਗੁਨਗਾਈਐ॥ਜਾਤੇਪਾਈਐਪਰਮਨਿਧਾਨੁ॥੧॥ਰਹਾਉ॥ਕਿਆਜਪੁਕਿਆਤਪੁਸੰ
ਜਮੋਕਿਆਬਰਤੁਕਿਆਇਸਨਾਨੁ॥ਜਬਲਗੁਜੁਗਤਿਨਜਾਨੀਐਭਾਉਭਗਤਿਭਗ
ਵਾਨ॥੨॥ਸੰਪੈਦੇਖਿਨਹਰਖੀਐਬਿਪਤਿਦੇਖਿਨਰੋਇ॥ਜਿਉਸੰਪੈਤਿਉਬਿਪਤਿਹੈ
ਬਿਧਨੇਰਚਿਆਸੋਹੋਇ॥੩॥ਕਹਿਕਬੀਰਅਬਜਾਨਿਆਸੰਤਨਰਿਦੈਮਝਾਰਿ॥ਸੇ
ਵਕਸੋਸੇਵਾਭਲੇਜਿਹਘਟਬਸੈਮੁਰਾਰਿ॥੪॥੧॥੧੨॥ਦੁ੩॥ਗਉੜੀ॥
ਰੇਮਨਤੇਰੋਕੋਇਨਹੀਖਿੰਚਿਲੇਇਜਿਨਿਭਾਰੁ॥ਬਿਰਖਬਸੇਰੋਪੰਖਿਕੋਤੈਸੋਇਹੁਸੰ
ਸਾਰੁ॥੧॥ਰਾਮਰਸੁਪੀਆਰੇ॥ਜਿਹਰਸਬਿਸਰਗਏਰਸਅਉਰ॥੧॥ਰਹਾਉ॥ਅਉ
ਰਮੁਏਕਿਆਰੋਈਐਜਉਆਪਾਥਿਰੁਨਰਹਾਇ॥ਜੋਉਪਜੈਸੋਬਿਨਸਿਹੈਦੁਖੁਕਰਿਰੋ
ਵੈਬਲਾਇ॥੨॥ਜਹਕੀਉਪਜੀਤਹਰਚੀਪੀਵਤਮਰਦਨਲਾਗ॥ਕਹਿਕਬੀਰਚਿ
ਤਿਚੇਤਿਆਰਾਮਸਿਮਰਿਬੈਰਾਗ॥੩॥੨॥੧੩॥ਦੁ੪॥ਰਾਗੁਗਉੜੀ॥
ਪੰਥੁਨਿਹਾਰੈਕਾਮਨੀਲੋਚਨਭਰੀਲੇਉਸਾਸਾ॥ਉਰਨਭੀਜੈਪਗੁਨਾਖਿਸੈਹਰਿਦਰਸ
ਨਕੀਆਸਾ॥੧॥ਉਡਹੁਨਕਾਗਾਕਾਰੇ॥ਬੇਗਿਮਿਲੀਜੈਅਪੁਨੇਰਾਮਪਿਆਰੇ॥੧॥ਰ
ਹਾਉ॥ਕਹਿਕਬੀਰਜੀਵਨਪਦਕਾਰਨਿਹਰਿਕੀਭਗਤਿਕਰੀਜੈ॥ਏਕੁਆਧਾਰੁਨਾਮੁ
ਨਾਰਾਇਨਰਸਨਾਰਾਮੁਰਵੀਜੈ॥੨॥੧॥੧੪॥ਦੁ੫॥ਰਾਗੁਗਉੜੀ॥ ॥ਆਸਪਾ
ਸਘਨਤੁਰਸੀਕਾਬਿਰਵਾਮਾਝਬਨਾਰਸਿਗਾਊਰੇ॥ਉਆਕਾਸਰੂਪੁਦੇਖਿਮੋਹੀਗੁਆ

ਰਨਿਮੋਕਉਛੋਡਿਨਆਉਨਜਾਹੂਰੇ॥੧॥ਤੋਹਿਚਰਨਮਨੁਲਾਗੋਸਾਰਿੰਗਧਰ॥ਸੋਮਿਲੈਜੋ
ਬਡਭਾਗੋ॥੧॥ਰਹਾਉ॥ਬਿੰਦ੍ਰਾਬਨਮਨਹਰਨਮਨੋਹਰਕ੍ਰਿਸਨਚਰਾਵਤਗਾਊਰੇ॥ਜ
ਾਕਾਠਾਕੁਰੁਤੁਹੀਸਾਰਿੰਗਧਰਮੋਹਿਕਬੀਰਾਨਾਊਰੇ॥੨॥੨॥੧੫॥ਦੁ੬॥ਗਉੜੀਪੂਰਬੀ॥
॥ਬਿਪਲਬਸਤ੍ਰਕੇਤੇਹੈਪਹਿਰੇਕਿਆਬਨਮਧੇਬਾਸਾ॥ਕਹਾਭਇਆਨਰਦੇਵਾਧੋਖੇਕਿ
ਆਜਲਿਬੋਰਿਓਗਿਆਤਾ॥੧॥ਜੀਅਰੇਜਾਹਿਗਾਮੈਜਾਨਾਂ॥ਅਬਿਗਤੁਸਮਝੁਇਆਨਾ॥
ਜਤਜਤਦੇਖਉਬਹੁਰਿਨਪੇਖਉਸੰਗਿਮਾਇਆਲਪਟਾਨਾ॥੧॥ਰਹਾਉ॥ਗਿਆਨੀਧਿਆਨੀਬਹੁ
ਉਪਦੇਸੀਇਹੁਜਗੁਸਗਲੋਧੰਧਾ॥ਕਹਿਕਬੀਰਇਕਰਾਮਨਾਮਬਿਨੁਇਆਜਗੁਮਾਇਆਅੰ
ਧਾ॥੨॥੧॥੧੬॥ਦੁ੭॥ਗਉੜੀ॥ ॥ਮਨਰੇਛਾਡਹੁਭਰਮੁਪ੍ਰਗਟਹੋਇਨਾਚਹੁਇਆਮਾਇ
ਆਕੇਡਾਂਡੇ॥ਸੂਰੁਕਿਸਨਮੁਖਰਨਤੇਡਰਪੈਸਤੀਕਿਸਾਂਚੈਭਾਂਡੇ॥੧॥ਡਗਮਗਛਾਡਿਰੇਮਨਬਉਰਾ
॥ਅਬਤਉਜਰੇਮਰੇਸਿਧਿਪਾਈਐਲੀਨੋਹਾਥਿਸੰਧਉਰਾ॥੧॥ਰਹਾਉ॥ਕਾਮਕ੍ਰੋਧਮਾਇਆਕੇਲੀ
ਨੇਇਆਬਿਧਿਜਗਤੁਬਿਗੂਤਾ॥ਕਹਿਕਬੀਰਰਾਜਾਰਾਮਨਛੋਡਉਸਗਲਊਚਤੇਊਚਾ॥੨॥੨॥
੧੭॥ਦੁ੮॥ਗਉੜੀ॥ ॥ਫੁਰਮਾਨੁਤੇਰਾਸਿਰੈਊਪਰਿਫਿਰਿਨਕਰਤਬੀਚਾਰ॥ਤੁਹੀਦਰੀਆ
ਤੁਹੀਕਰੀਆਤੁਝੈਤੇਨਿਸਤਾਰ॥੧॥ਬੰਦੇਬੰਦਗੀਇਕਤੀਆਰ॥ਸਾਹਿਬੁਰੋਸੁਧਰਉਕਿਪਿਆ
ਰੁ॥੧॥ਰਹਾਉ॥ਨਾਮੁਤੇਰਾਆਧਾਰੁਮੇਰਾਜਿਉਫੂਲੁਜਈਹੈਨਾਰਿ॥ਕਹਿਕਬੀਰਗੁਲਾਮੁਘਰਕ
ਾਜੀਆਇਭਾਵੈਮਾਰਿ॥੨॥੧੮॥ਦੁ੯॥ਗਉੜੀ॥ ॥ਲਖਚਉਰਾਸੀਹਜੀਅਜੋਨਿਮਹਿਭ
ਰਮਤਨੰਦੁਬਹੁਥਾਕੋਰੇ॥ਭਗਤਿਹੇਤਿਅਵਤਾਰੁਲੀਓਹੈਭਾਗੁਬਡੋਬਪੁਰਾਕੋਰੇ॥੧॥ਤੁਮ੍ਹਜੁ
ਕਹਤਹਉਨੰਦਕੋਨੰਦਨੁਨੰਦੁਸੁਨੰਦਨੁਕਾਕੋਰੇ॥ਧਰਨਿਅਕਾਸੁਦਸੋਦਿਸਨਾਹੀਤਬਇਹੁਨੰ
ਦੁਕਹਾਥੋਰੇ॥੧॥ਰਹਾਉ॥ਸੰਕਟਿਨਹੀਪਰੈਜੋਨਿਨਹੀਆਵੈਨਾਮੁਨਿਰੰਜਨਜਾਕੋਰੇ॥ਕਬੀਰਕੋ
ਸੁਆਮੀਐਸੋਠਾਕੁਰੁਜਾਕੈਮਾਈਨਬਾਪੋਰੇ॥੨॥੧੯॥੭੦॥ਗਉੜੀ॥ ॥ਨਿੰਦਉਨਿੰਦਉ
ਮੋਕਉਲੋਗੁਨਿੰਦਉ॥ਨਿੰਦਾਜਨਕਉਖਰੀਪਿਆਰੀ॥ਨਿੰਦਾਬਾਪੁਨਿੰਦਾਮਹਤਾਰੀ॥੧॥ਰ
ਹਾਉ॥ਨਿੰਦਾਹੋਇਤਬੈਕੁੰਠਜਾਈਐ॥ਨਾਮੁਪਦਾਰਥੁਮਨਹਿਬਸਾਈਐ॥ਰਿਦੈਸੁਧਿਜਉ
ਨਿੰਦਾਹੋਇ॥ਹਮਰੇਕਪਰੇਨਿੰਦਕੁਧੋਇ॥੧॥ਨਿੰਦਾਕਰੈਸੁਹਮਰਾਮੀਤੁ॥ਨਿੰਦਕਮਾਹਿਹਮਾਰਾ
ਚੀਤੁ॥ਨਿੰਦਕੁਸੋਜੋਨਿੰਦਾਹੋਰੈ॥ਹਮਰਾਜੀਵਨੁਨਿੰਦਕੁਲੋਰੈ॥੨॥ਨਿੰਦਾਹਮਰੀਪ੍ਰੇਮਪਿਆ

ਭੁ॥ਨਿੰਦਾਹਮਰਾਕਰੈਉਧਾਰੁ॥ਜਨਕਬੀਰਕਉਨਿੰਦਾਸਾਰੁ॥ਨਿੰਦਕੁਡੂਬਾਹਮਉਤਰੇਪਾਰਿ॥੪॥
੨੦॥੭੧॥ ॥ਰਾਜਾਰਾਮਤੂੰਐਸਾਨਿਰਭਉਤਰਨਤਾਰਨਰਾਮਰਾਇਆ॥੧॥ਰਹਾਉ॥
ਜਬਹਮਹੋਤੇਤਬਤੁਮਨਾਹੀਅਬਤੁਮਹਹੁਹਮਨਾਹੀ॥ਅਬਹਮਤੁਮਏਕਭਏਹਹਿਏਕੈਦੇਖ
ਤਮਨੁਪਤੀਆਹੀ॥੧॥ਜਬਬੁਧਿਹੋਤੀਤਬਬਲੁਕੈਸਾਅਬਬੁਧਿਬਲੁਨਖਟਾਈ॥ਕਹਿ
ਕਬੀਰਬੁਧਿਹਰਿਲਈਮੇਰੀਬੁਧਿਬਦਲੀਸਿਧਿਪਾਈ॥੨॥੨੧॥੭੨॥ਗਉੜੀ॥
ਖਟਨੇਮਕਰਿਕੋਠੜੀਬਾਂਧੀਬਸਤੁਅਨੂਪੁਬੀਚਪਾਈ॥ਕੁੰਜੀਕੁਲਫੁਪ੍ਰਾਨਕਰਿਰਾਖੇਕਰਤੇਬ
ਰਨਲਾਈ॥੧॥ਅਬਮਨਜਾਗਤਰਹੁਰੇਭਾਈ॥ਗਾਫਲੁਹੋਇਕੈਜਨਮੁਗਵਾਇਓਚੋਰੁਮੁਸੈ
ਘਰੁਜਾਈ॥੧॥ਰਹਾਉ॥ਪੰਚਪਹਰੂਆਦਰਮਹਿਰਹਤੇਤਿਨਕਾਨਹੀਪਤੀਆਰਾ॥ਚੇਤਿਸੁਚੇ
ਤਚਿਤਹੋਇਰਹੁਤਉਲੈਪਰਗਾਸੁਉਜਾਰਾ॥੨॥ਨਉਘਰਦੇਖਿਜੁਕਾਮਨਿਭੂਲੀਬਸਤੁਅ
ਨੂਪਨਪਾਈ॥ਕਹਤੁਕਬੀਰਨਵੈਘਰਮੂਸੇਦਸਵੈਤਤੁਸਮਾਈ॥੩॥੨੨॥੭੩॥ਗਉੜੀ॥
॥ਮਾਈਮੋਹਿਅਵਰੁਨਜਾਨਿਓਆਨਾਨਾਂ॥ਸਿਵਸਨਕਾਦਿਜਾਸੁਗੁਨਗਾਵਹਿਤਾਸੁਬ
ਸਹਿਮੇਰੇਪ੍ਰਾਨਾਨਾਂ॥੧॥ਰਹਾਉ॥ਹਿਰਦੇਪ੍ਰਗਾਸੁਗਿਆਨਗੁਰਗੰਮਿਤਗਗਨਮੰਡਲਮਹਿਧਿਆ
ਨਨਾਂ॥ਬਿਖੈਰੋਗਭੈਬੰਧਨਭਾਗੇਮਨਨਿਜਘਰਿਸੁਖੁਜਾਨਾਂ॥੧॥ਏਕਸੁਮਤਿਰਤਿਜਾਨਿ
ਮਾਨਿਪ੍ਰਭਦੂਸਰਮਨਹਿਨਆਨਾ॥ਚੰਦਨਬਾਸੁਭਏਮਨਬਾਸਨਤਿਆਗਿਘਟਿਓਅਭਿਮਾ
ਨਾ॥੨॥ਜੋਜਨਗਾਇਧਿਆਇਜਸੁਠਾਕੁਰਤਾਸੁਪ੍ਰਭੂਹੈਥਾਨਾਂ॥ਤਿਹਬਡਭਾਗਬਸਿਓਮ
ਨਿਜਾਕੈਕਰਮਪ੍ਰਧਾਨਮਥਾਨਾ॥੩॥ਕਾਟਿਸਕਤਿਸਿਵਸਹਜੁਪ੍ਰਗਾਸਿਓਏਕੈਏਕਸਮਾਨਾ
॥ਕਹਿਕਬੀਰਗੁਰਭੇਟਿਮਹਾਸੁਖਭ੍ਰਮਤਰਹੇਮਨੁਮਾਨਾਂ॥੪॥੨੩॥੭੪॥

ਰਾਗੁਗਉੜੀਪੂਰਬੀਬਾਵਨਅਖਰੀਕਬੀਰਜੀਉਕੀ॥

੧ਓਸਤਿਨਾਮੁਕਰਤਾਪੁਰਖੁਗੁਰਪ੍ਰਸਾਦਿ॥

ਬਾਵਨਅਛਰਲੋਕਤ੍ਰੈਸਭੁਕਛੁਇਨਹੀਮਾਹਿ॥ਏਅਖਰਖਿਰਿਜਾਹਿਗੇਓਇਅਖਰਇ
ਨਮਹਿਨਾਹਿ॥੧॥ਜਹਾਬੋਲਤਹਅਛਰਆਵਾ॥ਜਹਅਬੋਲਤਹਮਨੁਨਰਹਾਵਾ॥ਬੋਲ
ਅਬੋਲਮਧਿਹੈਸੋਈ॥ਜਸਓਹੁਹੈਤਸਲਖੈਨਕੋਈ॥੨॥ਅਲਹਲਹਉਤਉਕਿਆਕਹ
ਉਕਹਉਤਕੋਉਪਕਾਰ॥ਬਟਕਬੀਜਮਹਿਰਵਿਰਹਿਓਜਾਕੋਤੀਨਿਲੋਕਬਿਸਥਾਰ॥੩॥

ਅਲਹਲਹੰਤਾਭੇਦਛੈਕਛੁਕਛੁਪਾਇਓਭੇਦ॥ਉਲਟਿਭੇਦਮਨੁਬੇਧਿਓਪਾਇਓਅਭੰ
ਗਅਛੇਦ॥੪॥ਤੁਰਕਤਰੀਕਤਿਜਾਨੀਐਹਿੰਦੂਬੇਦਪੁਰਾਨ॥ਮਨਸਮਝਾਵਨਕਾਰਨੇਕ
ਛੂਅਕਪੜੀਐਗਿਆਨ॥੫॥ਓਅੰਕਾਰਆਦਿਮੈਜਾਨਾ॥ਲਿਖਿਅਰੁਮੇਟੈਤਾਹਿਨਮਾਨਾ॥
ਓਅੰਕਾਰਲਖੈਜਉਕੋਈ॥ਸੋਈਲਖਿਮੇਟਣਾਨਹੋਈ॥੬॥ਕਕਾਕਿਰਣਿਕਮਲਮਹਿਪਾ
ਵਾ॥ਸਸਿਬਿਗਾਸਸੰਪਟਨਹੀਆਵਾ॥ਅਰੁਜੇਤਹਾਕੁਸਮਰਸੁਪਾਵਾ॥ਅਕਹਕਹਾਕ
ਹਿਕਾਸਮਝਾਵਾ॥੭॥ਖਖਾਇਹੈਖੋੜਿਮਨਆਵਾ॥ਖੋੜੇਛਾਡਿਨਦਹਦਿਸਧਾਵਾ॥ਖਸ
ਮਹਿਜਾਣਿਖਿਮਾਕਰਿਰਹੈ॥ਤਉਹੋਇਨਿਖੵਅਉਅਖੈਪਦੁਲਹੈ॥੮॥ਗਗਾਗੁਰਕੇਬਚਨ
ਪਛਾਨਾ॥ਦੂਜੀਬਾਤਨਧਰਈਕਾਨਾ॥ਰਹੈਬਿਹੰਗਮਕਤਹਿਨਜਾਈ॥ਅਗਹਗਹੈਗਹਿਗਗਨ
ਰਹਾਈ॥੯॥ਘਘਾਘਟਿਘਟਿਨਿਮਸੈਸੋਈ॥ਘਟਫੂਟੇਘਟਿਕਬਹਿਨਹੋਈ॥ਤਾਘਟਮਾ
ਹਿਘਾਟਜਉਪਾਵਾ॥ਸੋਘਟੁਛਾਡਿਅਵਘਟਕਤਧਾਵਾ॥੧੦॥ਙੰਙਾਨਿਗ੍ਰਹਿਸਨੇਹੁਕਰਿਨਿ
ਰਵਾਰੋਸੰਦੇਹ॥ਨਾਹੀਦੇਖਿਨਭਾਜੀਐਪਰਮਸਿਆਨਪਏਹ॥੧੧॥ਚਚਾਰਚਤਿਚਿਤ੍ਰਹੈਭਾਰੀ
॥ਤਜਿਚਿਤ੍ਰੈਚੇਤਹੁਚਿਤਕਾਰੀ॥ਚਿਤ੍ਰਬਚਿਤ੍ਰਇਹੈਅਵਝੇਰਾ॥ਤਜਿਚਿਤ੍ਰੈਚਿਤੁਰਾਖਿਚਿ
ਤੇਰਾ॥੧੨॥ਛਛਾਇਹੈਛਤ੍ਰਪਤਿਪਾਸਾ॥ਛਕਿਕਿਨਰਹਹੁਛਾਡਿਕਿਨਆਸਾ॥ਰੇਮਨਮੈਤਉ
ਛਿਨਛਿਨਸਮਝਾਵਾ॥ਤਾਹਿਛਾਡਿਕਤਆਪੁਬਧਾਵਾ॥੧੩॥ਜਜਾਜਉਤਨਜੀਵਤਜਰਾ
ਵੈ॥ਜੋਬਨਜਾਰਿਜੁਗਤਿਸੋਪਾਵੈ॥ਅਸਜਰਿਪਰਜਰਿਜਰਿਜਬਰਹੈ॥ਤਬਜਾਇਜੋਤਿਉ
ਜਾਰਉਲਹੈ॥੧੪॥ਝਝਾਉਰਝਿਸੁਰਝਿਨਹੀਜਾਨਾ॥ਰਹਿਓਝਝਕਿਨਾਹੀਪਰਵਾਨਾ॥ਕਤ
ਝਖਿਝਖਿਅਉਰਨਸਮਝਾਵਾ॥ਝਗਰੁਕੀਏਝਗਰਉਹੀਪਾਵਾ॥੧੫॥ਞੰਞਾਨਿਕਟਿਜੁ
ਘਟਰਹਿਓਦੂਰਿਕਹਾਤਜਿਜਾਇ॥ਜਾਕਾਰਣਿਜਗੁਢੂਢਿਅਉਨੇਰਉਪਾਇਅਉਤਾਹਿ॥
੧੬॥ਟਟਾਬਿਕਟਘਾਟਘਟਮਾਹੀ॥ਖੋਲਿਕਪਾਟਮਹਲਿਕਿਨਜਾਹੀ॥ਦੇਖਿਅਟਲਟ
ਲਿਕਤਹਿਨਜਾਵਾ॥ਰਹੈਲਪਟਿਘਟਪਰਚਉਪਾਵਾ॥੧੭॥ਠਠਾਇਹੈਦੂਰਿਠਗਨੀਰਾ॥
ਨੀਠਿਨੀਠਿਮਨੁਕੀਆਧੀਰਾ॥ਜਿਨਿਠਗਿਠਗਿਆਸਗਲਜਗੁਖਾਵਾ॥ਸੋਠਗੁਠਗਿਆ
ਠਉਰਮਨੁਆਵਾ॥੧੮॥ਡਡਾਡਰਉਪਜੇਡਰੁਜਾਈ॥ਤਾਡਰਮਹਿਡਰੁਰਹਿਆਸਮਾਈ॥ਜਉ
ਡਰਡਰੈਤਾਫਿਰਿਡਰੁਲਾਗੈ॥ਨਿਡਰਹੂਆਡਰੁਉਰਹੋਇਭਾਗੈ॥੧੯॥ਢਢਾਢਿਗਢੂਢਹਿ

ਕਤਆਨਾ॥ਢੂਢਤਹੀਢਹਿਗਏਪਰਾਨਾ॥ਚੜ੍ਹਿਸੁਮੇਰਿਢੂਢਿਜਬਆਵਾ॥ਜਿਹਗੜੁ
ਗੜ੍ਹਿਓਸੁਗੜ੍ਹਮਹਿਪਾਵਾ॥੨੦॥ਣਾਣਾਰਣਿਰੂਤਉਨਰਨੇਹੀਕਰੈ॥ਨਾਨਿਵੈਨਾਫੁਨਿਸੰਚ
ਰੈ॥ਧੰਨਿਜਨਮੁਤਾਹੀਕੋਗਣੈ॥ਮਾਰੈਏਕਹਿਤਜਿਜਾਇਘਣੈ॥੨੧॥ਤਤਾਅਤਰਤਰਿ
ਓਨਹਜਾਈ॥ਤਨਤ੍ਰਿਭਵਣਮਹਿਰਹਿਓਸਮਾਈ॥ਜਉਤ੍ਰਿਭਵਣਤਨਮਾਹਿਸਮਾਵਾ॥ਤਉ
ਤਤਹਿਤਤੁਮਿਲਿਆਸਚੁਪਾਵਾ॥੨੨॥ਥਥਾਅਥਾਹਥਾਹਨਹੀਪਾਵਾ॥ਓਹੁਅਥਾਹਇ
ਹੁਥਿਰੁਨਰਹਾਵਾ॥ਥੋੜ੍ਹੈਥਲਿਥਾਨਕਆਰੰਭੈ॥ਬਿਨੁਹੀਥਾਭਹਮੰਦਿਰੁਥੰਭੈ॥੨੩॥ਦਦਾਦੇ
ਖਿਜੁਬਿਨਸਨਹਾਰਾ॥ਜਸਅਦੇਖਿਤਸਰਾਖਿਬਿਚਾਰਾ॥ਦਸਵੈਦੁਆਰਿਕੁੰਚੀਜਬਦੀ
ਜੈ॥ਤਉਦਇਆਲਕੋਦਰਸਨੁਕੀਜੈ॥੨੪॥ਧਧਾਅਰਧਹਿਉਰਧਨਿਬੇਰਾ॥ਅਰਧਹਿਉ
ਰਧਹਮੰਝਿਬਸੇਰਾ॥ਅਰਧਹਛਾਡਿਉਰਧਜਉਆਵਾ॥ਤਉਅਰਧਹਿਉਰਧਮਿਲਿਆ
ਸੁਖਪਾਵਾ॥੨੫॥ਨੰਨਾਨਿਸਿਦਿਨੁਨਿਰਖਤਜਾਈ॥ਨਿਰਖਤਨੈਨਰਹੇਰਤਵਾਈ॥ਨਿਰਖ
ਤਨਿਰਖਤਜਬਜਾਇਪਾਵਾ॥ਤਬਲੇਨਿਰਖਹਿਨਿਰਖਮਿਲਾਵਾ॥੨੬॥ਪਪਾਅਪਰ
ਪਾਰੁਨਹੀਪਾਵਾ॥ਪਰਮਜੋਤਿਸਿਉਪਰਚਉਲਾਵਾ॥ਪਾਂਚਉਇੰਦ੍ਰੀਨਿਗ੍ਰਹਕਰਈ॥ਪਾ
ਪੁਪੁੰਨੁਦੋਊਨਿਰਵਰਈ॥੨੭॥ਫਫਾਬਿਨੁਫੂਲਹਫਲੁਹੋਈ॥ਤਾਫਲਫੰਕਲਖੈਜ
ਉਕੋਈ॥ਦੂਣਿਨਪਰਈਫੰਕਬਿਚਾਰੈ॥ਤਾਫਲਫੰਕਸਭੈਤਨਫਾਰੈ॥੨੮॥ਬਬਾਬਿੰਦ
ਹਿਬਿੰਦਮਿਲਾਵਾ॥ਬਿੰਦਹਿਬਿੰਦਨਬਿਛੁਰਨਪਾਵਾ॥ਬੰਦਉਹੋਇਬੰਦਗੀਗਹੈ॥ਬੰ
ਦਕਹੋਇਬੰਧਸੁਧਿਲਹੈ॥੨੯॥ਭਭਾਭੇਦਹਿਭੇਦਮਿਲਾਵਾ॥ਅਬਭਉਭਾਨਿਭਰੋਸ
ਉਆਵਾ॥ਜੋਬਾਹਰਿਸੋਭੀਤਰਿਜਾਨਿਆ॥ਭਇਆਭੇਦੁਭੂਪਤਿਪਹਿਚਾਨਿਆ॥੩੦॥
ਮਮਾਮੂਲਗਹਿਆਮਨੁਮਾਨੈ॥ਮਰਮੀਹੋਇਸੁਮਨਕਉਜਾਨੈ॥ਮਤਕੋਈਮਨਿਮਿਲਤਾਬਿ
ਲਮਾਵੈ॥ਮਗਨਭਇਆਤੇਸੋਸਚੁਪਾਵੈ॥੩੧॥ਮਮਾਮਨਸਿਉਕਾਜੁਹੈਮਨਸਾਧੇਸਿਧਿਹੋ
ਇ॥ਮਨਹੀਮਨਸਿਉਕਹੈਕਬੀਰਾਮਨਸਾਮਿਲਿਆਨਕੋਇ॥੩੨॥ਇਹੁਮਨੁਸਕਤੀਇ
ਹੁਮਨੁਸੀਉ॥ਇਹੁਮਨੁਪੰਚਤਤਕੋਜੀਉ॥ਇਹੁਮਨੁਲੇਜਉਉਨਮਨਿਰਹੈ॥ਤਉਤੀਨਿਲੋ
ਕਕੀਬਾਤੈਕਹੈ॥੩੩॥ਯਯਾਜਉਜਾਨਹਿਤਉਦੁਰਮਤਿਹਨਿਕਰਿਬਸਿਕਾਇਆਗਾਉ॥
ਰਣਿਰੂਤਉਭਾਜੈਨਹੀਸੂਰਉਥਾਰਉਨਾਉ॥੩੪॥ਰਾਰਾਰਸੁਨਿਰਸਕਰਿਜਾਨਿਆ॥ਹੋ

ਇਨਿਰਸੁਰਸੁਪਹਿਚਾਨਿਆ॥ਇਹਰਸਛਾਡੇਉਹਰਸੁਆਵਾ॥ਉਹਰਸੁਪੀਆਇਹਰਸੁਨਹੀ
ਭਾਵਾ॥੩੫॥ਲਲਾਐਸੇਲਿਵਮਨੁਲਾਵੈ॥ਅਨਤਨਜਾਇਪਰਮਸਚੁਪਾਵੈ॥ਅਰੁਜ
ਉਤਹਾਪ੍ਰੇਮਲਿਵਲਾਵੈ॥ਤਉਅਲਹਲਹੈਲਹਿਚਰਨਸਮਾਵੈ॥੩੬॥ਵਵਾਬਾਰਬਾ
ਰਬਿਸਨਸਮਾਰਿ॥ਬਿਸਨਸੰਮਾਰਿਨਆਵੈਹਾਰਿ॥ਬਲਿਬਲਿਜੇਬਿਸਨਤਨਾਜਸੁਗਾ
ਵੈ॥ਵਿਸਨਮਿਲੇਸਭਹੀਸਚੁਪਾਵੈ॥੩੭॥ਵਾਵਾਵਾਹੀਜਾਨੀਐਵਾਜਾਨੇਇਹੁਹੋਇ॥
ਇਹੁਅਰੁਓਹੁਜਬਮਿਲੈਤਬਮਿਲਤਨਜਾਨੈਕੋਇ॥੩੮॥ਸਸਾਸੋਨੀਕਾਕਰਿਸੋਧਹੁ॥
ਘਟਪਰਚਾਕੀਬਾਤਨਿਰੋਧਹੁ॥ਘਟਪਰਚੈਜਉਉਪਜੈਭਾਉ॥ਪੂਰਿਰਹਿਆਤਹਤ੍ਰਿਭ
ਵਣਰਾਉ॥੩੯॥ਖਖਾਖੋਜਿਪਰੈਜਉਕੋਈ॥ਜੋਖੋਜੈਸੋਬਹੁਰਿਨਹੋਈ॥ਖੋਜਬੂਝਿਜਉ
ਕਰੈਬੀਚਾਰਾ॥ਤਉਭਵਜਲਤਰਤਨਲਾਵੈਬਾਰਾ॥੪੦॥ਸਸਾਸੋਸਹਸੇਜਸਵਾਰੈ॥ਸੋਈ
ਸਹੀਸੰਦੇਹਨਿਵਾਰੈ॥ਅਲਪਸੁਖਛਾਡਿਪਰਮਸੁਖਪਾਵਾ॥ਤਬਇਹਤ੍ਰੀਅਓਹੁਕੰਤੁਕ
ਹਾਵਾ॥੪੧॥ਹਾਹਾਹੋਤਹੋਇਨਹੀਜਾਨਾ॥ਜਬਹੀਹੋਇਤਬਹਿਮਨੁਮਾਨਾ॥ਹੈਤਉਸਹੀਲ
ਖੈਜਉਕੋਈ॥ਤਬਓਹੀਉਹੁਏਹੁਨਹੋਈ॥੪੨॥ਲਿੰਉਲਿੰਉਕਰਤਫਿਰੈਸਭੁਲੋਗੁ॥
ਤਾਕਾਰਣਿਬਿਆਪੈਬਹੁਸੋਗੁ॥ਲਖਿਮੀਬਰਸਿਉਜਉਲਿਉਲਾਵੈ॥ਸੋਗੁਮਿਟੈਸਭਹੀ
ਸੁਖਪਾਵੈ॥੪੩॥ਖਖਾਖਿਰਤਖਪਤਗਏਕੇਤੇ॥ਖਿਰਤਖਪਤਅਜਹੂੰਨਹਚੇਤੇ॥ਅਬਜ
ਗੁਜਾਨਿਜਉਮਨਾਰਹੈ॥ਜਹਕਾਬਿਛੁਰਾਤਹਥਿਰੁਲਹੈ॥੪੪॥ਬਾਵਨਅਖਰਜੋਰੇਆ
ਨਿ॥ਸਕਿਆਨਅਖਰੁਏਕੁਪਛਾਨਿ॥ਸਤਕਾਸਬਦੁਕਬੀਰਾਕਹੈ॥ਪੰਡਿਤਹੋਇਸੁਅ
ਨਭੈਰਹੈ॥ਪੰਡਿਤਲੋਗਹਕਉਬਿਉਹਾਰ॥ਗਿਆਨਵੰਤਕਉਤਤੁਬੀਚਾਰ॥ਜਾਕੈਜੀ
ਅਜੈਸੀਬੁਧਿਹੋਈ॥ਕਹਿਕਬੀਰਜਾਨੈਗਾਸੋਈ॥੪੫॥

ੴਸਤਿਗੁਰਪ੍ਰਸਾਦਿ॥

ਰਾਗੁਗਉੜੀਥਿਤੀਕਬੀਰਜੀਕੀ॥ ॥ਸਲੋਕੁ॥ ॥ਪੰਦ੍ਰਹਥਿਤੀਸਾਤਵਾਰ॥
ਕਹਿਕਬੀਰਉਰਵਾਰਨਪਾਰ॥ਸਾਧਿਕਸਿਧਲਖੈਜਉਭੇਉ॥ਆਪੇਕਰਤਾਆਪੇਦੇਉ॥
੧॥ਥਿਤੀ॥ ॥ਅੰਮਾਵਸਮਹਿਆਸਨਿਵਾਰਹੁ॥ਅੰਤਰਜਾਮੀਰਾਮੁਸਮਾਰਹੁ॥ਜੀਵ
ਤਪਾਵਹੁਮੋਖਦੁਆਰ॥ਅਨਭਉਸਬਦੁਤਤੁਨਿਜੁਸਾਰ॥੧॥ਚਰਨਕਮਲਗੋਬਿੰਦ

ਰੰਗੁਲਾਗਾ॥ਸੰਤਪ੍ਰਸਾਦਿਭਏਮਨਨਿਰਮਲਹਰਿਕੀਰਤਨਮਹਿਅਨਦਿਨੁਜਾਗਾ॥੧॥ਰ
ਹਾਉ॥ਪਰਿਵਾਪੀਤਮਕਰਹੁਬੀਚਾਰ॥ਘਟਮਹਿਖੇਲੈਅਘਟਅਪਾਰ॥ਕਾਲਕਲਪਸ
ਕਦੇਨਖਾਇ॥ਆਦਿਪੁਰਖਮਹਿਰਹੇਸਮਾਇ॥੧॥ਦੁਤੀਆਦੁਹਕਰਿਜਾਨੈਅੰਗ॥ਮਾਇਆ
ਬ੍ਰਹਮਰਮੈਸਭਸੰਗ॥ਨਾਓਹੁਬਢੈਨਘਟਤਾਜਾਇ॥ਅਕੁਲਨਿਰੰਜਨਏਕੈਭਾਇ॥੨॥ਤ੍ਰਿਤੀ
ਆਤੀਨੇਸਮਕਰਿਲਿਆਵੈ॥ਆਨਦਮੂਲਪਰਮਪਦੁਪਾਵੈ॥ਸਾਧਸੰਗਤਿਉਪਜੈਬਿਸ੍ਵਾਸ
॥ਬਾਹਰਿਭੀਤਰਿਸਦਾਪ੍ਰਗਾਸ॥੩॥ਚਉਥਹਿਚੰਚਲਮਨਕਉਗਹਹੁ॥ਕਾਮਕ੍ਰੋਧਸੰਗਿਕਬ
ਹੁਨਬਹਹੁ॥ਜਲਥਲਮਾਹੇਆਪਹਿਆਪ॥ਆਪੈਜਪਹੁਆਪਨਾਜਾਪ॥੪॥ਪਾਂਚੈਪੰਚਤ
ਤਬਿਸਥਾਰ॥ਕਨਿਕਕਾਮਿਨੀਜੁਗਬਿਉਹਾਰ॥ਪ੍ਰੇਮਸੁਧਾਰਸੁਪੀਵੈਕੋਇ॥ਜਰਾਮਰਣਦੁ
ਖੁਫੇਰਿਨਹੋਇ॥੫॥ਛਠਿਖਟੁਚਕ੍ਰਛਹੂੰਦਿਸਧਾਇ॥ਬਿਨੁਪਰਚੈਨਹੀਥਿਰਾਰਹਾਇ॥ਦੁ
ਬਿਧਾਮੇਟਿਖਿਮਾਗਹਿਰਹਹੁ॥ਕਰਮਧਰਮਕੀਸੂਲਨਸਹਹੁ॥੬॥ਸਾਤੈਂਸਤਿਕਰਿਬਾਚ
ਜਾਣਿ॥ਆਤਮਰਾਮੁਲੇਹੁਪਰਵਾਣਿ॥ਛੂਟੈਸੰਸਾਮਿਟਿਜਾਹਿਦੁਖ॥ਸੁੰਨਸਰੋਵਰਿਪਾਵਹੁ
ਸੁਖ॥੭॥ਅਸਟਮੀਅਸਟਧਾਤੁਕੀਕਾਇਆ॥ਤਾਮਹਿਅਕੁਲਮਹਾਨਿਧਿਰਾਇਆ॥ਗੁਰ
ਗਮਗਿਆਨਬਤਾਵੈਭੇਦ॥ਉਲਟਾਰਹੈਅਭੰਗਅਛੇਦ॥੮॥ਨਉਮੀਨਵੈਦੁਆਰਕਉਸ
ਧਿ॥ਬਹਤੀਮਨਸਾਰਾਖਹੁਬਾਂਧਿ॥ਲੋਭਮੋਹਸਭਬੀਸਰਿਜਾਹੁ॥ਜੁਗੁਜੁਗੁਜੀਵਹੁਅਮ
ਰਫਲਖਾਹੁ॥੯॥ਦਸਮੀਦਹਦਿਸਹੋਇਅਨੰਦ॥ਛੂਟੈਭਰਮੁਮਿਲੈਗੋਬਿੰਦ॥ਜੋਤਿਸਰੂਪੀ
ਤਤਅਨੂਪ॥ਅਮਲਨਮਲਨਛਾਹਨਹੀਧੂਪ॥੧੦॥ਏਕਾਦਸੀਏਕਦਿਸਧਾਵੈ॥ਤਉਜੋਨੀ
ਸੰਕਟਬਹੁਰਿਨਆਵੈ॥ਸੀਤਲਨਿਰਮਲਭਇਆਸਰੀਰਾ॥ਦੂਰਿਬਤਾਵਤਪਾਇਆਨੀ
ਰਾ॥੧੧॥ਬਾਰਸਿਬਾਰਹਉਗਵੈਸੂਰ॥ਅਹਿਨਿਸਿਬਾਜੇਅਨਹਦਤੂਰ॥ਦੇਖਿਆਤਿਹੂੰ
ਲੋਕਕਾਪੀਉ॥ਅਚਰਜੁਭਇਆਜੀਵਤੇਸੀਉ॥੧੨॥ਤੇਰਸਿਤੇਰਹਅਗਮਬਖਾਣਿ॥
ਅਰਧਉਰਧਬਿਚਿਸਮਪਹਿਚਾਣਿ॥ਨੀਚਊਚਨਹੀਮਾਨਅਮਾਨ॥ਬਿਆਪਿਕਰਾਮਸ
ਲਸਾਮਾਨ॥੧੪॥ਚਉਦਸਿਚਉਦਹਲੋਕਮਝਾਰਿ॥ਰੋਮਰੋਮਮਹਿਬਸਹਿਮੁਰਾਰਿ॥ਸ
ਤਸੰਤੋਖਕਾਧਰਹੁਧਿਆਨ॥ਕਥਨੀਕਥੀਐਬ੍ਰਹਮਗਿਆਨ॥੧੫॥ਪੂਨਿਉਪੂਰਾਚੰਦਅ
ਕਾਸ॥ਪਸਰਹਿਕਲਾਸਹਜਪਰਗਾਸ॥ਆਦਿਅੰਤਿਮਧਿਹੋਇਰਹਿਆਥੀਰ॥ਸੁਖਸਾ

ਗਰਮਹਿਰਮਹਿਕਬੀਰ॥੧੬॥ ੧ਓ ਸਤਿਗੁਰਪ੍ਰਸਾਦਿ॥
ਰਾਗੁਗਉੜੀਵਾਰਕਬੀਰਜੀਉਕੇ੭॥ਬਾਰਬਾਰਹਰਿਕੇਗੁਨਗਾਵਉ॥ਗੁ
ਰਗਮਿਭੇਦੁਸੁਹਰਿਕਾਪਾਵਉ॥੧॥ਰਹਾਉ॥ਆਦਿਤਕਰੈਭਗਤਿਆਰੰਭ॥ਕਾਇਆਮੰਦ
ਰਮਨਸਾਥੰਭ॥ਅਹਿਨਿਸਿਅਖੰਡਸੁਰਹੀਜਾਇ॥ਤਉਅਨਹਦਬੇਣੁਸਹਜਮਹਿਬਾਇ॥੧॥
ਸੋਮਵਾਰਿਸਸਿਅੰਮ੍ਰਿਤੁਝਰੈ॥ਚਾਖਤਬੇਗਿਸਗਲਬਿਖਹਰੈ॥ਬਾਣੀਰੋਕਿਆਰਹੈਦੁਆ
ਰ॥ਤਉਮਨੁਮਤਵਾਰੋਪੀਵਨਹਾਰ॥੨॥ਮੰਗਲਵਾਰੇਲੇਮਾਹੀਤਿ॥ਪੰਚਚੋਰਕੀਜਾਣੈਰੀਤਿ॥
ਘਰਛੋਡੇਂਬਾਹਰਿਜਿਨਿਜਾਇ॥ਨਾਤਰੁਖਰਾਰਿਸੈਰੈਰਾਇ॥੩॥ਬੁਧਵਾਰਿਬੁਧਿਕਰੈਪ੍ਰਗ
ਾਸ॥ਹਿਰਦੈਕਮਲਮਹਿਹਰਿਕਾਬਾਸ॥ਗੁਰਮਿਲਿਦੋਊਏਕਸਮਧਰੈ॥ਉਰਧਪੰਕਲੈਸੂ
ਧਕਰੈ॥੪॥ਬ੍ਰਿਹਸਪਤਿਬਿਖਿਆਦੇਇਬਹਾਇ॥ਤੀਨਦੇਵਏਕਸੰਗਿਲਾਇ॥ਤੀਨਿ
ਨਦੀਤਹਤ੍ਰਿਕੁਟੀਮਾਹਿ॥ਅਹਿਨਿਸਿਕਸਮਲਧੋਵਹਿਨਾਹਿ॥੫॥ਸੁਕ੍ਰਿਤੁਸਹਾਰੈਸੁਇਹ
ਬ੍ਰਤਿਚੜੈ॥ਅਨਦਿਨਆਪਿਆਪਸਿਉਲੜੈ॥ਸੁਰਖੀਪਾਂਚਉਰਾਖੈਸਬੈ॥ਤਉਦੂਜੀ
ਦ੍ਰਿਸਟਿਨਪੈਸੈਕਬੈ॥੬॥ਥਾਵਰਥਿਰੁਕਰਿਰਾਖੈਸੋਇ॥ਜੋਤਿਦੀਵਟੀਘਟਮਹਿਜੋ
ਇ॥ਬਾਹਰਿਭੀਤਰਿਭਇਆਪ੍ਰਗਾਸੁ॥ਤਬਹੂਆਸਗਲਕਰਮਕਾਨਾਸੁ॥੭॥ਜਬਲ
ਗੁਘਟਮਹਿਦੂਜੀਆਨ॥ਤਉਲਉਮਹਲਿਨਲਾਭੈਜਾਨ॥ਰਮਤਰਾਮਸਿਉਲਾਗੋਰੰਗੁ
॥ਕਹਿਕਬੀਰਤਬਨਿਰਮਲਅੰਗ॥੮॥੧॥
ਰਾਗੁਗਉੜੀਚੇਤੀਬਾਣੀਨਾਮਦੇਉਜੀਉਕੀ॥ ੧ਓ ਸਤਿਗੁਰਪ੍ਰਸਾਦਿ॥
ਦੇਵਾਪਾਹਨਤਾਰੀਅਲੇ॥ਰਾਮਕਹਤਜਨਕਸਨਤਰੇ॥੧॥ਰਹਾਉ॥ਤਾਰੀਲੇਗਨਿਕਾਬਿ
ਨੁਰੂਪਕੁਬਿਜਾਬਿਆਧਿਅਜਾਮਲੁਤਾਰੀਅਲੇ॥ਚਰਨਬਧਿਕਜਨਤੇਊਮੁਕਤਿ
ਭਏ॥ਹਉਬਲਿਬਲਿਜਿਨਰਾਮਕਹੇ॥੧॥ਦਾਸੀਸੁਤਜਨੁਬਿਦਰੁਸੁਦਾਮਾਉਗ੍ਰਸੈ
ਣਕਉਰਾਜਦੀਏ॥ਜਪਹੀਨਤਪਹੀਨਕੁਲਹੀਨਕ੍ਰਮਹੀਨਨਾਮੇਕੇਸੁਆਮੀਤੇਊਤਰੇ॥
੨॥੧॥

ਰਾਗੁਗਉੜੀਗੁਆਰੇਰੀਰਵਿਦਾਸਜੀਕੇਪਦੇ॥ ੴ ਸਤਿਨਾਮੁਕਰਤਾਪੁਰਖੁਗੁਰਪ੍ਰਸਾਦਿ॥
ਮੇਰੀਸੰਗਤਿਪੋਚਸੋਚਦਿਨੁਰਾਤੀ॥ਮੇਰਾਕਰਮੁਕੁਟਿਲਤਾਜਨਮੁਕੁਭਾਂਤੀ॥੧॥ਰਾਮਗੁ
ਸਈਆਜੀਅਕੇਜੀਵਨਾ॥ਮੋਹਿਨਾਬਿਸਾਰਹੁਮੈਜਨੁਤੇਰਾ॥੧॥ਰਹਾਉ॥ਮੇਰੀਹਰਹੁਬਿ
ਪਤਿਜਨਕਰਹੁਸੁਭਾਈ॥ਚਰਣਨਛਾਡਉਸਰੀਰਕਲਜਾਈ॥੨॥ਕਹੁਰਵਿਦਾਸ
ਪਰਉਤੇਰੀਸਾਭਾ॥ਬੇਗਿਮਿਲਹੁਜਨਕਰਿਨਬਿਲਾਂਬਾ॥੩॥੧॥
ਬੇਗਮਪੁਰਾਸਹਰਕੋਨਾਉ॥ਦੂਖੁਅੰਦੋਹੁਨਹੀਤਿਹਿਠਾਉ॥ਨਾਂਤਸਵੀਸਖਿਰਾਜੁਨਮਾ
ਲੁ॥ਖਉਫੁਨਖਤਾਨਤਰਸੁਜਵਾਲੁ॥੧॥ਅਬਮੋਹਿਖੂਬਵਤਨਗਹਪਾਈ॥ਊਹਾਂ
ਖੈਰਿਸਦਾਮੇਰੇਭਾਈ॥੧॥ਰਹਾਉ॥ਕਾਇਮੁਦਾਇਮੁਸਦਾਪਾਤਿਸਾਹੀ॥ਦੋਮਨਸੇਮਏ
ਕਸੋਆਹੀ॥ਆਬਾਦਾਨੁਸਦਾਮਸਹੂਰ॥ਊਹਾਂਗਨੀਬਸਹਿਮਾਮੂਰ॥੨॥ਤਿਉਤਿਉਸੈ
ਲਕਰਹਿਜਿਉਭਾਵੈ॥ਮਹਰਮਮਹਲਨਕੋਅਟਕਾਵੈ॥ਕਹਿਰਵਿਦਾਸਖਲਾਸਚਮਾ
ਰਾ॥ਜੋਹਮਸਹਰੀਸੁਮੀਤੁਹਮਾਰਾ॥੩॥੨॥

ੴ ਸਤਿਗੁਰਪ੍ਰਸਾਦਿ॥
ਗਉੜੀਬੈਰਾਗਣਿਰਵਿਦਾਸਜੀਓ॥ ॥ਘਟਅਵਘਟਡੂਗਰਘਣਾਇਕੁ
ਨਿਰਗੁਣੁਬੈਲੁਹਮਾਰ॥ਰਮਈਏਸਿਉਇਕਬੇਨਤੀਮੇਰੀਪੂੰਜੀਰਾਖੁਮੁਰਾਰਿ॥੧॥ਕੋਬ
ਨਜਾਰੋਰਾਮਕੋਮੇਰਾਟਾਂਡਾਲਾਦਿਆਜਾਇਰੇ॥੧॥ਰਹਾਉ॥ਹਉਬਨਜਾਰੋਰਾਮਕੋਸਹਜਕਰ
ਉਬਾਪਾਰੁ॥ਮੈਰਾਮਨਾਮਧਨੁਲਾਦਿਆਬਿਖੁਲਾਦੀਸੰਸਾਰਿ॥੨॥ਉਰਵਾਰਪਾਰਕੇਦਾਨੀਅ
ਲਿਖਿਲੇਹੁਆਲਪਤਾਲੁ॥ਮੋਹਿਜਮਡੰਡੁਨਲਾਗਈਤਜੀਲੇਸਰਬਜੰਜਾਲ॥੩॥
ਜੈਸਾਰੰਗੁਕਸੁੰਭਕਾਤੈਸਾਇਹੁਸੰਸਾਰੁ॥ਮੇਰੇਰਮਈਏਰੰਗੁਮਜੀਠਕਾਕਹੁਰਵਿਦਾਸਚਮ
ਰਾ॥੪॥੧॥
ਗਉੜੀਪੂਰਬੀਰਵਿਦਾਸਜੀਉ॥ ੴ ਸਤਿਗੁਰਪ੍ਰਸਾਦਿ॥
ਕੂਪਭਰਿਓਜੈਸੇਦਾਦਿਰਾਕਛੁਦੇਸੁਬਿਦੇਸੁਨਬੂਝ॥ਐਸੇਮੇਰਾਮਨੁਬਿਖਿਆਬਿਮੋ
ਹਿਆਕਛੁਆਰਾਪਾਰੁਨਸੂਝ॥੧॥ਸਗਲਭਵਨਕੇਨਾਇਕਾਇਕੁਛਿਨੁਦਰਸੁਦਿਖਾਇਜੀ
॥੧॥ਰਹਾਉ॥ਮਲਿਨਭਈਮਤਿਮਾਧਵਾਤੇਰੀਗਤਿਲਖੀਨਜਾਇ॥ਕਰਹੁਕ੍ਰਿਪਾਭ੍ਰਮੁਚੂ

ਰਈਮੈਸੁਮਤਿਦੇਹੁਸਮਝਾਇ॥੨॥ਜੋਗੀਸਰਪਾਵਹਿਨਹੀਤੁਅਗੁਣਕਥਨੁਅਪਾਰ॥
ਪ੍ਰੇਮਭਗਤਿਕੈਕਾਰਣੈਕਹੁਰਵਿਦਾਸਚਮਾਰ॥੩॥੨॥੪॥
ਗਉੜੀਬੈਰਾਗਣਿ॥ ੴ ਸਤਿਗੁਰਪ੍ਰਸਾਦਿ॥
ਸਤਿਜੁਗਿਸਤੁਤੇਤਾਜਗੀਦੁਆਪਰਿਪੂਜਾਚਾਰ॥ਤੀਨੌਜੁਗਤੀਨੌਦਿੜੇਕਲਿਕੇਵ
ਲਨਾਮਅਧਾਰ॥੧॥ਪਾਰੁਕੈਸੇਪਾਇਬੋਰੇ॥ਮੋਕਉਕੋਊਨਕਹੈਸਮਝਾਇ॥ਜਾਤੇਆਵ
ਗਵਨੁਬਿਲਾਇ॥੧॥ਰਹਾਉ॥ਬਹੁਬਿਧਿਧਰਮਨਿਰੂਪੀਐਕਰਤਾਦੀਸੈਸਭਲੋਇ॥
ਕਵਨਕਰਮਤੇਛੂਟੀਐਜਿਹਸਾਧੇਸਭਸਿਧਿਹੋਇ॥੨॥ਕਰਮਅਕਰਮਬੀਚਾਰੀਐ
ਸੰਕਾਸੁਨਿਬੇਦਪੁਰਾਨ॥ਸੰਸਾਸਦਹਿਰਦੈਬਸੈਕਉਨੁਹਿਰੈਅਭਿਮਾਨੁ॥੩॥ਬਾਹਰੁਉਦ
ਕਿਪਖਾਰੀਐਘਟਭੀਤਰਿਬਿਬਿਧਿਬਿਕਾਰ॥ਸੁਧਕਵਨਪਰਹੋਇਬੋਸੁਚਕੁੰਚਰਬਿ
ਧਿਬਿਉਹਾਰ॥੪॥ਰਵਿਪ੍ਰਗਾਸਰਜਨੀਜਥਾਗਤਿਜਾਨਤਸਭਸੰਸਾਰ॥ਪਾਰਸਮਾਨੋ
ਤਾਬੋਛੁਏਕਨਕਹੋਤਨਹੀਬਾਰ॥੫॥ਪਰਮਪਰਸਗੁਰੁਭੇਟੀਐਪੂਰਬਲਿਖਤਲਿ
ਲਾਟ॥ਉਨਮਨਮਨਮਨਹੀਮਿਲੇਛੁਟਕਤਬਜਰਕਪਾਟ॥੬॥ਭਗਤਿਜੁਗਤਿ
ਮਤਿਸਤਿਕਰੀਭ੍ਰਮਬੰਧਨਕਾਟਿਬਿਕਾਰ॥ਸੋਈਬਸਿਰਸਿਮਨੀਮਿਲੇਗੁਨਨਿਰ
ਗੁਨਏਕਬਿਚਾਰ॥੭॥ਅਨਿਕਜਤਨਨਿਗ੍ਰਹਕੀਏਟਾਰੀਨਟਰੈਭ੍ਰਮਫਾਸ॥ਪ੍ਰੇਮਭ
ਗਤਿਨਹੀਊਪਜੈਤਾਤੇਰਵਿਦਾਸਉਦਾਸ॥੮॥੧॥੫॥

ੴ ਸਤਿਨਾਮੁਕਰਤਾਪੁਰਖੁਨਿਰਭਉਨਿਰਵੈਰੁ
ਅਕਾਲਮੂਰਤਿਅਜੂਨੀਸੈਭੰਗੁਰਪ੍ਰਸਾਦਿ॥
ਰਾਗੁਆਸਾਮਹਲਾ੧ ਘਰੁ੧ ਸੋਦਰੁ॥ ਸੋਦਰੁਤੇਰਾਕੇਹਾਸੋਘਰੁਕੇਹਾਜਿਤੁਬਹਿਸ
ਰਬਸਮ੍ਹਾਲੇ॥ਵਾਜੇਤੇਰੇਨਾਦਅਨੇਕਅਸੰਖਾਕੇਤੇਤੇਰੇਵਾਵਣਹਾਰੇ॥ਕੇਤੇਤੇਰੇਰਾਗਪਰੀ
ਸਿਉਕਹੀਅਹਿਕੇਤੇਤੇਰੇਗਾਵਣਹਾਰੇ॥ਗਾਵਨਿਤੁਧਨੋਪਉਣੁਪਾਣੀਬੈਸੰਤਰੁਗਾਵੈ
ਰਾਜਾਧਰਮਦੁਆਰੇ॥ਗਾਵਨਿਤੁਧਨੋਚਿਤੁਗੁਪਤੁਲਿਖਿਜਾਣਨਿਲਿਖਿਲਿਖਿਧਰਮੁਵੀ
ਚਾਰੇ॥ਗਾਵਨਿਤੁਧਨੋਈਸਰੁਬ੍ਰਹਮਾਦੇਵੀਸੋਹਨਿਤੇਰੇਸਦਾਸਵਾਰੇ॥ਗਾਵਨਿਤੁਧਨੋਇੰ
ਦ੍ਰਇੰਦ੍ਰਾਸਣਿਬੈਠੇਦੇਵਤਿਆਦਰਿਨਾਲੇ॥ਗਾਵਨਿਤੁਧਨੋਸਿਧਸਮਾਧੀਅੰਦਰਿਗਾ
ਵਨਿਤੁਧਨੋਸਾਧਬੀਚਾਰੇ॥ਗਾਵਨਿਤੁਧਨੋਜਤੀਸਤੀਸੰਤੋਖੀਗਾਵਨਿਤੁਧਨੋਵੀਰਕ
ਰਾਰੇ॥ਗਾਵਨਿਤੁਧਨੋਪੰਡਿਤਪੜਨਿਰਖੀਸੁਰਜੁਗੁਜੁਗੁਬੇਦਾਨਾਲੇ॥ਗਾਵਨਿਤੁਧਨੋਮੋ
ਹਣੀਆਮਨੁਮੋਹਨਿਸੁਰਗੁਮਛੁਪਇਆਲੇ॥ਗਾਵਨਿਤੁਧਨੋਰਤਨਉਪਾਏਤੇਰੇਜੇਤੇ
ਅਠਸਠਿਤੀਰਥਨਾਲੇ॥ਗਾਵਨਿਤੁਧਨੋਜੋਧਮਹਾਬਲਸੂਰਾਗਾਵਨਿਤੁਧਨੋਖਾਣੀ
ਚਾਰੇ॥ਗਾਵਨਿਤੁਧਨੋਖੰਡਮੰਡਲਬ੍ਰਹਮੰਡਾਕਰਿਕਰਿਰਖੇਤੇਰੇਧਾਰੇ॥ਸੇਈਤੁਧਨੋ
ਗਾਵਨਿਜੋਤੁਧੁਭਾਵਨਿਰਤੇਤੇਰੇਭਗਤਰਸਾਲੇ॥ਹੋਰਿਕੇਤੇਤੁਧਨੋਗਾਵਨਿਸੇਮੈਚਿਤਿ
ਨਆਵਨਿਨਾਨਕੁਕਿਆਬੀਚਾਰੇ॥ਸੋਈਸੋਈਸਦਾਸਚੁਸਾਹਿਬੁਸਾਚਾਸਾਚੀਨਾਈ॥
ਹੈਭੀਹੋਸੀਜਾਇਨਜਾਸੀਰਚਨਾਜਿਨਿਰਚਾਈ॥ਰੰਗੀਰੰਗੀਭਾਤੀਜਿਨਸੀਮਾਇਆਜਿ
ਨਿਉਪਾਈ॥ਕਰਿਕਰਿਦੇਖੈਕੀਤਾਅਪਣਾਜਿਉਤਿਸਦੀਵਡਿਆਈ॥ਜੋਤਿਸੁਭਾ
ਵੈਸੋਈਕਰਸੀਫਿਰਿਹੁਕਮੁਨਕਰਣਾਜਾਈ॥ਸੋਪਾਤਿਸਾਹੁਸਾਹਾਪਤਿਸਾਹਿਬੁਨਾਨਕ
ਰਹਣੁਰਜਾਈ॥੧॥੧॥ ਆਸਾਮਹਲਾ੪ ॥ਸੋਪੁਰਖੁਨਿਰੰਜਨੁਹ
ਰਿਪੁਰਖੁਨਿਰੰਜਨੁਹਰਿਅਗਮਾਅਗਮਅਪਾਰਾ॥ਸਭਿਧਿਆਵਹਿਸਭਿਧਿਆਵਹਿ
ਤੁਧੁਜੀਹਰਿਸਚੇਸਿਰਜਣਹਾਰਾ॥ਸਭਿਜੀਅਤੁਮਾਰੇਜੀਤੂੰਜੀਆਕਾਦਾਤਾਰਾ॥ਹਰਿ
ਧਿਆਵਹੁਸੰਤਹੁਜੀਸਭਿਦੂਖਵਿਸਾਰਣਹਾਰਾ॥ਹਰਿਆਪੇਠਾਕੁਰੁਹਰਿਆਪੇਸੇਵਕੁ
ਜੀਕਿਆਨਾਨਕਜੰਤਵਿਚਾਰਾ॥੧॥ਤੂੰਘਟਘਟਅੰਤਰਿਸਰਬਨਿਰੰਤਰਿਜੀਹਰਿਏਕੋ

ਪੁਰਖੁਸਮਾਣਾ॥ਇਕਿਦਾਤੇਇਕਿਭੇਖਾਰੀਜੀਸਭਿਤੇਰੇਚੋਜਵਿਡਾਣਾ॥ਤੂੰਆਪੇਦਾਤਾਆ ੧੭੪
ਪੇਭੁਗਤਾਹਉਤੁਧੁਬਿਨੁਅਵਰੁਨਜਾਣਾ॥ਤੂੰਪਾਰਬ੍ਰਹਮੁਬੇਅੰਤੁਬੇਅੰਤੁਜੀਤੇਰੇਕਿਆਗੁ
ਣਆਖਿਵਖਾਣਾ॥ਜੋਸੇਵਹਿਜੋਸੇਵਹਿਤੁਧੁਜੀਜਨੁਨਾਨਕੁਤਿਨਕੁਰਬਾਣਾ॥੨॥ਹ
ਰਿਧਿਆਵਹਿਹਰਿਧਿਆਵਹਿਤੁਧੁਜੀਸੇਜਨਜੁਗਮਹਿਸੁਖਵਾਸੀ॥ਸੇਮੁਕਤੁਸੇਮੁਕ
ਤੁਭਏਜਿਨਹਰਿਧਿਆਇਆਜੀਉਤਿਨਤੂਟੀਜਮਕੀਫਾਸੀ॥ਜਿਨਨਿਰਭਉਜਿਨ
ਹਰਿਨਿਰਭਉਧਿਆਇਆਜੀਉਤਿਨਕਾਭਉਸਭੁਗਵਾਸੀ॥ਜਿਨਸੇਵਿਆਜਿਨਸੇਵਿ
ਆਮੇਰਾਹਰਿਜੀਉਤੇਹਰਿਹਰਿਰੂਪਿਸਮਾਸੀ॥ਸੇਧੰਨੁਸੇਧੰਨੁਜਿਨਹਰਿਧਿਆਇਆਜੀਉ
ਜਨੁਨਾਨਕੁਤਿਨਬਲਿ[illegible]ਜਾਸੀ॥੩॥ਤੇਰੀਭਗਤਿਤੇਰੀਭਗਤਿਭੰਡਾਰਜੀਭਰੇਬੇ
ਅੰਤਬੇਅੰਤਾ॥ਤੇਰੇਭਗਤਤੇਰੇਭਗਤਸਲਾਹਨਿਤੁਧੁਜੀਹਰਿਅਨਿਕਅਨੇਕਅਨੰਤ
॥ਤੇਰੀਅਨਿਕਤੇਰੀਅਨਿਕਕਰਹਿਹਰਿਪੂਜਾਜੀਤਪੁਤਾਪਹਿਜਪਹਿਬੇਅੰਤਾ॥ਤੇਰੇ
ਅਨੇਕਤੇਰੇਅਨੇਕਪੜਹਿਬਹੁਸਿੰਮ੍ਰਿਤਿਸਾਸਤਜੀਕਰਿਕਿਰਿਆਖਟੁਕਰਮਕਰੰਤਾ॥
ਸੇਭਗਤਸੇਭਗਤਭਲੇਜਨਨਾਨਕਜੀਜੋਭਾਵਹਿਮੇਰੇਹਰਿਭਗਵੰਤਾ॥੪॥ਤੂੰਆਦਿ
ਪੁਰਖੁਅਪਰੰਪਰੁਕਰਤਾਜੀਤੁਧੁਜੇਵਡੁਅਵਰੁਨਕੋਈ॥ਤੂੰਜੁਗੁਜੁਗੁਏਕੋਸਦਾਸਦਾ
ਤੂੰਏਕੋਜੀਤੂੰਨਿਹਚਲੁਕਰਤਾਸੋਈ॥ਤੁਧੁਆਪੇਭਾਵੈਸੋਈਵਰਤੈਜੀਤੂੰਆਪੇਕਰਹਿ
ਸੁਹੋਈ॥ਤੁਧੁਆਪੇਸ੍ਰਿਸਟਿਸਭਉਪਾਈਜੀਤੁਧੁਆਪੇਸਿਰਜਿਸਭਗੋਈ॥ਜਨੁਨਾਨਕੁ
ਗੁਣਗਾਵੈਕਰਤੇਕੇਜੀਜੋਸਭਸੈਕਾਜਾਣੋਈ॥੫॥੨॥
ੴਸਤਿਗੁਰਪ੍ਰਸਾਦਿ॥
ਰਾਗੁਆਸਾਮਹਲਾ੧ ਚਉਪਦੇ॥ ਘਰੁ੨ ॥ਸੁਣਿਵਡਾਆਖੈਸਭੁਕੋਈ॥
ਕੇਵਡੁਵਡਾਡੀਠਾਹੋਈ॥ਕੀਮਤਿਪਾਇਨਕਹਿਆਜਾਇ॥ਕਹਣੈਵਾਲੇਤੇਰੇਰਹੇਸਮਾ
ਇ॥੧॥ਵਡੇਮੇਰੇਸਾਹਿਬਾਗਹਿਰਗੰਭੀਰਾਗੁਣੀਗਹੀਰਾ॥ਕੋਈਨਜਾਣੈਤੇਰਾਕੇਤਾਕੇ
ਵਡੁਚੀਰਾ॥੧॥ਰਹਾਉ॥ਸਭਿਸੁਰਤੀਮਿਲਿਸੁਰਤਿਕਮਾਈ॥ਸਭਕੀਮਤਿਮਿਲਿਕੀ
ਮਤਿਪਾਈ॥ਗਿਆਨੀਧਿਆਨੀਗੁਰਗੁਰਹਾਈ॥ਕਹਣੁਨਜਾਈਤੇਰੀਤਿਲੁਵਡਿਆ
ਈ॥੨॥ਸਭਿਸਤਸਭਿਤਪਸਭਿਚੰਗਿਆਈਆ॥ਸਿਧਾਪੁਰਖਾਕੀਆਵਡਿਆਈ

ਆ॥ਤੁਧੁਵਿਣੁਸਿਧੀਕਿਨੈਨਪਾਈਆ॥ਕਰਮਿਮਿਲੈਨਾਹੀਠਾਕਿਰਹਾਈਆ॥੩॥ਆ
ਖਣਵਾਲਾਕਿਆਬੇਚਾਰਾ॥ਸਿਫਤੀਭਰੇਤੇਰੇਭੰਡਾਰਾ॥ਜਿਸੁਤੂੰਦੇਹਿਤਿਸੈਕਿਆਚਾ
ਰਾ॥ਨਾਨਕਸਚੁਸਵਾਰਣਹਾਰਾ॥੪॥੧॥ਆਸਾਮਹਲਾ੧ ॥ਆਖਾਜੀਵਾਵਿ
ਸਰੈਮਰਿਜਾਉ॥ਆਖਣਿਅਉਖਾਸਾਚਾਨਾਉ॥ਸਾਚੇਨਾਮਕੀਲਾਗੈਭੂਖ॥ਤਿਤੁਭੂਖੈ
ਖਾਇਚਲੀਅਹਿਦੂਖ॥੧॥ਸੋਕਿਉਵਿਸਰੈਮੇਰੀਮਾਇ॥ਸਾਚਾਸਾਹਿਬੁਸਾਚੈਨਾਇ
॥੧॥ਰਹਾਉ॥ਸਾਚੇਨਾਮਕੀਤਿਲੁਵਡਿਆਈ॥ਆਖਿਥਕੇਕੀਮਤਿਨਹੀਪਾਈ॥ਜੇਸ
ਭਿਮਿਲਿਕੈਆਖਣਪਾਹਿ॥ਵਡਾਨਹੋਵੈਘਾਟਿਨਜਾਇ॥੨॥ਨਾਓਹੁਮਰੈਨਹੋਵੈਸੋ
ਗੁ॥ਦੇਂਦਾਰਹੈਨਚੂਕੈਭੋਗੁ॥ਗੁਣੁਏਹੋਹੋਰੁਨਾਹੀਕੋਇ॥ਨਾਕੋਹੋਆਨਾਕੋਹੋਇ॥੩॥
ਜੇਵਡੁਆਪਿਤੇਵਡਤੇਰੀਦਾਤਿ॥ਜਿਨਿਦਿਨੁਕਰਿਕੈਕੀਤੀਰਾਤਿ॥ਖਸਮੁਬਿਸ
ਰਹਿਤੇਕਮਜਾਤਿ॥ਨਾਨਕਨਾਵੈਬਾਝੁਸਨਾਤਿ॥੪॥੨॥ਆਸਾਮਹਲਾ੧
॥ਜੇਦਰਿਮਾਂਗਤੁਕੂਕਕਰੇਮਹਲੀਖਸਮੁਸੁਣੇ॥ਭਾਵੈਧੀਰਕਭਾਵੈਧਕੇਏਕਵਡਾਈ
ਦੇਇ॥੧॥ਜਾਣਹੁਜੋਤਿਨਪੂਛਹੁਜਾਤੀਆਗੈਜਾਤਿਨਹੇ॥੧॥ਰਹਾਉ॥ਆਪਿਕਰਾਏ
ਆਪਿਕਰੇਇ॥ਆਪਿਉਲਾਮੇਚਿਤਿਧਰੇਇ॥ਜਾਤੂੰਕਰਣਹਾਰੁਕਰਤਾਰੁ॥ਕਿਆ
ਮੁਹਤਾਜੀਕਿਆਸੰਸਾਰੁ॥੨॥ਆਪਿਉਪਾਏਆਪੇਦੇਇ॥ਆਪੇਦੁਰਮਤਿਮਨਹਿਕ
ਰੇਇ॥ਗੁਰਪਰਸਾਦਿਵਸੈਮਨਿਆਇ॥ਦੁਖੁਅਨ੍ਹੇਰਾਵਿਚਹੁਜਾਇ॥੩॥ਸਾਚੁਪਿਆ
ਰਾਆਪਿਕਰੇਇ॥ਅਵਰੀਕਉਸਾਚੁਨਦੇਇ॥ਜੇਕਿਸੈਦੇਇਵਖਾਣੈਨਾਨਕੁਆਗੈਪੂ
ਛਨਲੇਇ॥੪॥੩॥ਆਸਾਮਹਲਾ੧ ॥ਤਾਲਮਦੀਰੇਘਟਕੇਘਾਟ॥ਦੋਲਕ
ਦੁਨੀਆਵਾਜਹਿਵਾਜ॥ਨਾਰਦੁਨਾਚੈਕਲਿਕਾਭਾਉ॥ਜਤੀਸਤੀਕਹਰਾਖਹਿਪਾਉ
॥੧॥ਨਾਨਕਨਾਮਵਿਟਹੁਕੁਰਬਾਣੁ॥ਅੰਧੀਦੁਨੀਆਸਾਹਿਬੁਜਾਣੁ॥੧॥ਰਹਾਉ॥ਗੁਰੂ
ਪਾਸਹੁਫਿਰਿਚੇਲਾਖਾਇ॥ਤਾਮਿਪਰੀਤਿਵਸੈਘਰਿਆਇ॥ਜੇਸਉਵਰ੍ਹਿਆਜੀ
ਵਣਖਾਣੁ॥ਖਸਮਪਛਾਣੈਸੋਦਿਨੁਪਰਵਾਣੁ॥੨॥ਦਰਸਨਿਦੇਖਿਐਦਇਆ
ਹੋਇ॥ਲਏਦਿਤੇਵਿਣੁਰਹੈਨਕੋਇ॥ਰਾਜਾਨਿਆਉਕਰੇਹਥਿਹੋਇ॥ਕਹੈਖੁਦਾ
ਨਮਾਨੈਕੋਇ॥੩॥ਮਾਣਸਮੂਰਤਿਨਾਨਕੁਨਾਮੁ॥ਕਰਣੀਕੁਤਾਦਰਿਫੁਰਮਾਨੁ॥ਗੁਰਪ

ਰਸਾਦਿਜਾਣੈਮਿਹਮਾਨੁ॥ਤਾਕਿਛੁਦਰਗਹਪਾਵੈਮਾਨੁ॥੪॥੪॥ਆਸਾਮਹਲਾ੧
ਜੇਤਾਸਬਦੁਸੁਰਤਿਧੁਨਿਤੇਤੀਜੇਤਾਰੂਪੁਕਾਇਆਤੇਰੀ॥ਤੂੰਆਪੇਰਸਨਾਆਪੇਬਸਨਾਅਵ
ਰੁਨਦੂਜਾਕਹਉਮਾਈ॥੧॥ਸਾਹਿਬੁਮੇਰਾਏਕੋਹੈ॥ਏਕੋਹੈਭਾਈਏਕੋਹੈ॥੧॥ਰਹਾਉ॥ਆਪੇ
ਮਾਰੇਆਪੇਛੋਡੈਆਪੇਲੇਵੈਦੇਇ॥ਆਪੇਵੇਖੈਆਪੇਵਿਗਸੈਆਪੇਨਦਰਿਕਰੇਇ॥੨॥ਜੋ
ਕਿਛੁਕਰਣਾਸੋਕਰਿਰਹਿਆਅਵਰੁਨਕਰਣਾਜਾਈ॥ਜੈਸਾਵਰਤੈਤੈਸੋਕਹੀਐਸਭਤੇ
ਰੀਵਡਿਆਈ॥੩॥ਕਲਿਕਲਵਾਲੀਮਾਇਆਮਦੁਮੀਠਾਮਨੁਮਤਵਾਲਾਪੀਵਤੁਰਹੈ॥
ਆਪੇਰੂਪਕਰੇਬਹੁਭਾਂਤੀਨਾਨਕੁਬਪੁੜਾਏਵਕਹੈ॥੪॥੫॥ਆਸਾਮਹਲਾ੧ ॥ਵਾਜ
ਮਤਿਪਖਾਵਜੁਭਾਉ॥ਹੋਇਅਨੰਦੁਸਦਾਮਨਿਚਾਉ॥ਏਹਾਭਗਤਿਏਹੋਤਪਤਾਉ॥ਇਤੁ
ਰੰਗਿਨਾਚਹੁਰਖਿਰਖਿਪਾਉ॥੧॥ਪੂਰੇਤਾਲਜਾਣੈਸਾਲਾਹ॥ਹੋਰੁਨਚਣਾਖੁਸੀਆਮਨਮਾਹ
॥੧॥ਰਹਾਉ॥ਸਤੁਸੰਤੋਖੁਵਜਹਿਦੁਇਤਾਲ॥ਪੈਰੀਵਾਜਾਸਦਾਨਿਹਾਲ॥ਰਾਗੁਨਾਦੁਨ
ਹੀਦੂਜਾਭਾਉ॥ਇਤੁਰੰਗਿਨਾਚਹੁਰਖਿਰਖਿਪਾਉ॥੨॥ਭਉਫੇਰੀਹੋਵੈਮਨਚੀਤਿ॥ਬਹਦਿ
ਆਉਠਦਿਆਨੀਤਾਨੀਤਿ॥ਲੇਟਣਿਲੇਟਿਜਾਣੈਤਨੁਸੁਆਹੁ॥ਇਤੁਰੰਗਿਨਾਚਹੁਰਖਿ
ਰਖਿਪਾਉ॥੩॥ਸਿਖਸਭਾਦੀਖਿਆਕਾਭਾਉ॥ਗੁਰਮੁਖਿਸੁਣਣਾਸਾਚਾਨਾਉ॥ਨਾਨਕਆ
ਖਣੁਵੇਰਾਵੇਰ॥ਇਤੁਰੰਗਿਨਾਚਹੁਰਖਿਰਖਿਪੈਰ॥੪॥੬॥ਆਸਾਮਹਲਾ੧ ॥
ਪਉਣੁਉਪਾਇਧਰੀਸਭਧਰਤੀਜਲਅਗਨੀਕਾਬੰਧੁਕੀਆ॥ਅੰਧੁਲੈਦਹਸਿਰਿਮੂੰਡੁਕ
ਟਾਇਆਰਾਵਣੁਮਾਰਿਕਿਆਵਡਾਭਇਆ॥੧॥ਕਿਆਉਪਮਾਤੇਰੀਆਖੀਜਾਇ॥ਤੂੰ
ਸਰਬੇਪੂਰਿਰਹਿਆਲਿਵਲਾਇ॥੧॥ਰਹਾਉ॥ਜੀਅਉਪਾਇਜੁਗਤਿਹਥਿਕੀਨੀਕਾਲੀ
ਨਥਿਕਿਆਵਡਾਭਇਆ॥ਕਿਸੁਤੂੰਪੁਰਖੁਜੋਰੂਕਉਣਕਹੀਐਸਰਬਨਿਰੰਤਰਿਰਵਿਰਹਿ
ਆ॥੨॥ਨਾਲਿਕੁਟੰਬੁਸਾਥਿਵਰਦਾਤਾਬ੍ਰਹਮਾਭਾਲਣਸ੍ਰਿਸਟਿਗਇਆ॥ਆਗੈਅੰਤੁ
ਨਪਾਇਓਤਾਕਾਕੰਸੁਛੇਦਿਕਿਆਵਡਾਭਇਆ॥੩॥ਰਤਨਉਪਾਇਧਰੇਖੀਰੁਮਥਿਆ
ਹੋਰਿਭਖਲਾਏਜਿਅਸੀਕੀਆ॥ਕਹੈਨਾਨਕੁਛਪੈਕਿਉਛਪਿਆਏਕੀਏਕੀਵੰਡਿਦੀਆ
॥੪॥੭॥ਆਸਾਮਹਲਾ੧ ॥ਕਰਮਕਰਤੂਤਿਬੇਲਿਬਿਸਥਾਰੀਰਾਮਨਾਮੁਫਲੁਹੂ
ਆ॥ਤਿਸੁਰੂਪੁਨਰੇਖਅਨਾਹਦੁਵਾਜੈਸਬਦੁਨਿਰੰਜਨਿਕੀਆ॥੧॥ਕਰੇਵਖਿਆਣੁਜਾਣੈ

ਜੇਕੋਈ॥ਅੰਮ੍ਰਿਤੁਪੀਵੈਸੋਈ॥੧॥ਰਹਾਉ॥ਜਿਨਪੀਆਸੇਮਸਤਭਏਹੈਤੂਟੇਬੰਧਨਫਾਹੇ॥
ਜੋਤੀਜੋਤਿਸਮਾਣੀਭੀਤਰਿਤਾਛੋਡੇਮਾਇਆਕੇਲਾਹੇ॥੨॥ਸਰਬਜੋਤਿਰੂਪੁਤੇਰਾਦੇਖਿ
ਆਸਗਲਭਵਨਤੇਰੀਮਾਇਆ॥ਰਾਰੈਰੂਪਿਨਿਰਾਲਮੁਬੈਠਾਨਦਰਿਕਰੇਵਿਚਿਛਾਇਆ॥
੩॥ਬੀਣਾਸਬਦੁਵਜਾਵੈਜੋਗੀਦਰਸਨਿਰੂਪਿਅਪਾਰਾ॥ਸਬਦਿਅਨਾਹਦਿਸੋਸਹੁਰਾਤਾਨਾ
ਨਕੁਕਹੈਵਿਚਾਰਾ॥੪॥੮॥ਆਸਾਮਹਲਾ ੧ ॥ਮੈਗੁਣਗਲਾਕੇਸਿਰਿਭਾਰ॥ਗਲੀਗ
ਲਾਸਿਰਜਣਹਾਰ॥ਖਾਣਾਪੀਣਾਹਸਣਾਬਾਦਿ॥ਜਬਲਗੁਰਿਦੈਨਆਵਹਿਯਾਦਿ
॥੧॥ਤਉਪਰਵਾਹਕੇਹੀਕਿਆਕੀਜੈ॥ਜਨਮਿਜਨਮਿਕਿਛੁਲੀਜੀਲੀਜੈ॥੧॥ਰਹਾਉ॥
ਮਨਕੀਮਤਿਮਤਾਗਲੁਮਤਾ॥ਜੋਕਿਛੁਬੋਲੀਐਸਭੁਖਤੋਖਤਾ॥ਕਿਆਮੁਹੁਲੈਕੀਚੈ
ਅਰਦਾਸਿ॥ਪਾਪੁਪੁੰਨੁਦੁਇਸਾਖੀਪਾਸਿ॥੨॥ਜੈਸਾਤੂੰਕਰਹਿਤੈਸਾਕੋਹੋਇ॥ਤੁਝਬਿਨੁਦੂ
ਜਾਨਾਹੀਕੋਇ॥ਜੇਹੀਤੂੰਮਤਿਦੇਹਿਤੇਹੀਕੋਪਾਵੈ॥ਤੁਧੁਆਪੇਭਾਵੈਤਿਵੈਚਲਾਵੈ॥੩॥ਰਾ
ਗਰਤਨਪਰੀਆਪਰਵਾਰ॥ਤਿਸੁਵਿਚਿਉਪਜੈਅੰਮ੍ਰਿਤੁਸਾਰ॥ਨਾਨਕਕਰਤੇਕਾਇਹੁਧਨੁਮਾ
ਲੁ॥ਜੇਕੋਬੂਝੈਏਹੁਬੀਚਾਰੁ॥੪॥੯॥ਆਸਾਮਹਲਾ ੧ ॥ਕਰਿਕਿਰਪਾਅਪਨੈਘਰਿ
ਆਇਆਤਾਮਿਲਿਸਖੀਆਕਾਜੁਰਚਾਇਆ॥ਖੇਲੁਦੇਖਿਮਨਿਅਨਦੁਭਇਆਸਹੁਵੀ
ਆਹਣਆਇਆ॥੧॥ਗਾਵਹੁਗਾਵਹੁਕਾਮਣੀਬਿਬੇਕਬੀਚਾਰੁ॥ਹਮਰੈਘਰਿਆਇਆ
ਜਗਜੀਵਨੁਭਤਾਰੁ॥੧॥ਰਹਾਉ॥ਗੁਰੂਦੁਆਰੈਹਮਰਾਵੀਆਹੁਜਿਹੋਆਜਾਂਸਹੁਮਿਲਿਆ
ਤਾਂਜਾਨਿਆ॥ਤਿਹੁਲੋਕਾਮਹਿਸਬਦੁਰਵਿਆਹੈਆਪੁਗਇਆਮਨੁਮਾਨਿਆ॥੨॥ਆ
ਪਣਾਕਾਰਜੁਆਪਿਸਵਾਰੇਹੋਰਨਿਕਾਰਜੁਨਹੋਈ॥ਜਿਤੁਕਾਰਜਿਸਤੁਸੰਤੋਖੁਦਇਆਧਰ
ਮੁਹੈਗੁਰਮੁਖਿਬੂਝੈਕੋਈ॥੩॥ਭਨਤਿਨਾਨਕੁਸਭਨਾਕਾਪਿਰੁਏਕੋਸੋਇ॥ਜਿਸਨੋਨਦਰਿ
ਕਰੇਸਾਸੋਹਾਗਣਿਹੋਇ॥੪॥੧੦॥ਆਸਾਮਹਲਾ ੧ ॥ਗ੍ਰਿਹੁਬਨੁਸਮਸਰਿਸਹ
ਜਿਸੁਭਾਇ॥ਦੁਰਮਤਿਗਤੁਭਈਕੀਰਤਿਠਾਇ॥ਸਚਪਉੜੀਸਾਚਉਮੁਖਿਨਾਂਉ॥ਸਤਿ
ਗੁਰੁਸੇਵਿਪਾਏਨਿਜਥਾਉ॥੧॥ਮਨਚੂਰੇਖਟੁਦਰਸਨਜਾਣੁ॥ਸਰਬਜੋਤਿਪੂਰਨਭਗਵਾ
ਨੁ॥੧॥ਰਹਾਉ॥ਅਧਿਕਤਿਆਸਭੇਖਬਹੁਕਰੈ॥ਦੁਖੁਬਿਖਿਆਸੁਖੁਤਨਿਪਰਹਰੈ॥ਕਾਮੁ
ਕ੍ਰੋਧੁਅੰਤਰਿਧਨੁਹਿਰੈ॥ਦੁਬਿਧਾਛੋਡਿਨਾਮਿਨਿਸਤਰੈ॥੨॥ਸਿਫਤਿਸਲਾਹਣੁਸਹਜ

ਅਨੰਦ॥ਸਖਾਸੈਨੁਪ੍ਰੇਮਗੋਬਿੰਦ॥ਆਪੇਕਰੇਆਪੇਬਖਸਿੰਦੁ॥ਤਨੁਮਨੁਹਰਿਪਹਿਆਗੈਜਿੰ
ਦੁ॥੩॥ਝੂਠੁਵਿਕਾਰਮਹਾਦੁਖੁਦੇਹ॥ਭੇਖਵਰਨਦੀਸਹਿਸਭਿਖੇਹ॥ਜੋਉਪਜੈਸੋਆਵੈਜਾ
ਇ॥ਨਾਨਕਅਸਥਿਰੁਨਾਮੁਰਜਾਇ॥੪॥੧੧॥ਆਸਾਮਹਲਾ ੧ ॥ਏਕੋਸਰਵਰੁਕਮ
ਲਅਨੂਪ॥ਸਦਾਬਿਗਾਸੈਪਰਮਲਰੂਪ॥ਊਜਲਮੋਤੀਚੂਗਹਿਹੰਸ॥ਸਰਬਕਲਾਜਗ
ਦੀਸੈਅੰਸ॥੧॥ਜੋਦੀਸੈਸੋਉਪਜੈਬਿਨਸੈ॥ਬਿਨੁਜਲਸਰਵਰਿਕਮਲੁਨਦੀਸੈ॥੧॥ਰਹਾ
ਉ॥ਬਿਰਲਾਬੂਝੈਪਾਵੈਭੇਦੁ॥ਸਾਖਾਤੀਨਿਕਹੈਨਿਤਬੇਦੁ॥ਨਾਦਬਿੰਦਕੀਸੁਰਤਿਸਮਾਇ
॥ਸਤਿਗੁਰੁਸੇਵਿਪਰਮਪਦੁਪਾਇ॥੨॥ਮੁਕਤੋਰਾਤਉਰੰਗਿਰਵਾਂਤਉ॥ਰਾਜਨਰਾਜਿ
ਸਦਾਬਿਗਸਾਂਤਉ॥ਜਿਸੁਤੂੰਰਾਖਹਿਕਿਰਪਾਧਾਰਿ॥ਬੂਡਤਪਾਹਨਤਾਰਹਿਤਾਰਿ॥੩॥ਤ੍ਰਿ
ਭਵਣਮਹਿਜੋਤਿਤ੍ਰਿਭਵਣਮਹਿਜਾਣਿਆ॥ਉਲਟਭਈਘਰੁਘਰਮਹਿਆਣਿਆ
॥ਅਹਿਨਿਸਿਭਗਤਿਕਰੇਲਿਵਲਾਇ॥ਨਾਨਕੁਤਿਨਕੈਲਾਗੈਪਾਇ॥੪॥੧੨॥ਆਸਾ
ਮਹਲਾ ੧ ॥ਗੁਰਮਤਿਸਾਚੀਹੁਜਤਿਦੂਰਿ॥ਬਹੁਤੁਸਿਆਣਪਲਾਗੈਧੂਰਿ॥ਲਾ
ਗੀਮੈਲੁਮਿਟੈਸਚਨਾਇ॥ਗੁਰਪਰਸਾਦਿਰਹੈਲਿਵਲਾਇ॥੧॥ਹੈਹਜੂਰਿਹਾਜਰੁਅਰਦ
ਸਿ॥ਦੁਖੁਸੁਖੁਸਾਚੁਕਰਤੇਪ੍ਰਭਪਾਸਿ॥੧॥ਰਹਾਉ॥ਕੂੜੁਕਮਾਵੈਆਵੈਜਾਵੈ॥ਕਹਣਿਕ
ਥਨਿਵਾਰਾਨਹੀਆਵੈ॥ਕਿਆਦੇਖਾਸੂਝਬੂਝਨਪਾਵੈ॥ਬਿਨੁਨਾਵੈਮਨਿਤ੍ਰਿਪਤਿਨਆਵੈ
॥੨॥ਜੋਜਨਮੇਸੇਰੋਗਿਵਿਆਪੇ॥ਹਉਮੈਮਾਇਆਦੂਖਿਸੰਤਾਪੇ॥ਸੇਜਨਬਾਂਚੇਜੋਪ੍ਰਭਿਰਾਖੇ
॥ਸਤਿਗੁਰੁਸੇਵਿਅੰਮ੍ਰਿਤਰਸੁਚਾਖੇ॥੩॥ਚਲਤਉਮਨੁਰਾਖੈਅੰਮ੍ਰਿਤੁਚਾਖੈ॥ਸਤਿਗੁਰਸੇ
ਵਿਅੰਮ੍ਰਿਤਸਬਦੁਭਾਖੈ॥ਸਾਚੈਸਬਦਿਮੁਕਤਿਗਤਿਪਾਏ॥ਨਾਨਕਵਿਚਹੁਆਪੁਗਵਾਏ
॥੪॥੧੩॥ਆਸਾਮਹਲਾ ੧ ॥ਜੋਤਿਨਿਕੀਆਸੋਸਚੁਥੀਆ॥ਅੰਮ੍ਰਿਤਨਾਮੁਸਤਿਗੁ
ਰਿਦੀਆ॥ਹਿਰਦੈਨਾਮੁਨਾਹੀਮਨਿਭੰਗੁ॥ਅਨਦਿਨੁਨਾਲਿਪਿਆਰੇਸੰਗੁ॥੧॥ਹਰਿਜੀ
ਉਰਾਖਹੁਅਪਨੀਸਰਣਾਈ॥ਗੁਰਪਰਸਾਦੀਹਰਿਰਸੁਪਾਇਆਨਾਮੁਪਦਾਰਥੁਨਉਨਿਧਿਪਾ
ਈ॥੧॥ਰਹਾਉ॥ਕਰਮਧਰਮਸਚੁਸਾਚਾਨਾਉ॥ਤਾਕੈਸਦਬਲਿਹਾਰੈਜਾਉ॥ਜੋਹਰਿਰਾਤੇ
ਸੇਜਨਪਰਵਾਣੁ॥ਤਿਨਕੀਸੰਗਤਿਪਰਮਨਿਧਾਨੁ॥੨॥ਹਰਿਵਰੁਜਿਨਿਪਾਇਆਧਨਨਾ
ਰੀ॥ਹਰਿਸਿਉਰਾਤੀਸਬਦੁਵੀਚਾਰੀ॥ਆਪਿਤਰੈਸੰਗਤਿਕੁਲਤਾਰੈ॥ਸਤਿਗੁਰੁਸੇਵਿਤਤ

ਵੀਚਾਰੈ॥੩॥ਧਰਮੀਜਾਤਿਪਤਿਸਚੁਨਾਉ॥ਕਰਮਧਰਮਸੰਜਮੁਸਤਭਾਉ॥ਨਾਨਕਬਖਸੇ
ਪੂਛਨਹੋਇ॥ਦੂਜਾਮੇਟੈਏਕੋਸੋਇ॥੪॥੧੪॥ਆਸਾਮਹਲਾ੧॥ਇਕਿਆਵਹਿ
ਇਕਿਜਾਵਹਿਆਈ॥ਇਕਿਹਰਿਰਾਤੇਰਹਹਿਸਮਾਈ॥ਇਕਿਧਰਨਿਗਗਨਮਹਿਠਉਰਨ
ਪਾਵਹਿ॥ਸੇਕਰਮਹੀਣਹਰਿਨਾਮੁਨਧਿਆਵਹਿ॥੧॥ਗੁਰਪੂਰੇਤੇਗਤਿਮਿਤਿਪਾਈ॥ਇਹੁ
ਸੰਸਾਰੁਬਿਖੁਵਤਅਤਿਭਉਜਲੁਗੁਰਸਬਦੀਹਰਿਪਾਰਿਲੰਘਾਈ॥੧॥ਰਹਾਉ॥ਜਿਨ
ਕਉਆਪਿਲਏਪ੍ਰਭੁਮੇਲਿ॥ਤਿਨਕਉਕਾਲੁਨਸਾਕੈਪੇਲਿ॥ਗੁਰਮੁਖਿਨਿਰਮਲਰਹਹਿ
ਪਿਆਰੇ॥ਜਿਉਜਲਅੰਭਊਪਰਿਕਮਲਨਿਰਾਰੇ॥੨॥ਬੁਰਾਭਲਾਕਹੁਕਿਸਨੋਕਹੀਐ
॥ਦੀਸੈਬ੍ਰਹਮੁਗੁਰਮੁਖਿਸਚੁਲਹੀਐ॥ਅਕਥੁਕਥਉਗੁਰਮਤਿਵੀਚਾਰੁ॥ਮਿਲਿਗੁਰਸੰਗ
ਤਿਪਾਵਉਪਾਰੁ॥੩॥ਸਾਸਤਬੇਦਸਿੰਮ੍ਰਿਤਿਬਹੁਭੇਦ॥ਅਠਸਠਿਮਜਨੁਹਰਿਰਸੁਰੇਦ॥
ਗੁਰਮੁਖਿਨਿਰਮਲੁਮੈਲੁਨਲਾਗੈ॥ਨਾਨਕਹਿਰਦੈਨਾਮੁਵਡੇਧੁਰਿਭਾਗੈ॥੪॥੧੫॥
ਆਸਾਮਹਲਾ੧॥ਨਿਵਿਨਿਵਿਪਾਇਲਗਉਗੁਰਅਪੁਨੇਆਤਮਰਾਮੁਨਿਹਾਰਿ
ਆ॥ਕਰਤਬੀਚਾਰੁਹਿਰਦੈਹਰਿਰਵਿਆਹਿਰਦੈਦੇਖਿਬੀਚਾਰਿਆ॥੧॥ਬੋਲਹੁਰਾਮੁਕ
ਰੇਨਿਸਤਾਰਾ॥ਗੁਰਪਰਸਾਦਿਰਤਨੁਹਰਿਲਾਭੈਮਿਟੈਅਗਿਆਨੁਹੋਇਉਜੀਆਰਾ॥
ਰਹਾਉ॥ਰਵਨੀਰਵੈਬੰਧਨਨਹੀਤੂਟਹਿਵਿਚਿਹਉਮੈਭਰਮੁਨਜਾਈ॥ਸਤਿਗੁਰੁਮਿਲੈਤ
ਹਉਮੈਤੂਟੈਤਾਕੋਲੇਖੈਪਾਈ॥੨॥ਹਰਿਹਰਿਨਾਮੁਭਗਤਿਪ੍ਰਿਅਪ੍ਰੀਤਮੁਸੁਖਸਾਗਰੁਉਰਧਾ
ਰੇ॥ਭਗਤਿਵਛਲੁਜਗਜੀਵਨੁਦਾਤਾਮਤਿਗੁਰਮਤਿਹਰਿਨਿਸਤਾਰੇ॥੩॥ਮਨਸਿਉਜੂ
ਝਿਮਰੈਪ੍ਰਭੁਪਾਏਮਨਸਾਮਨਹਿਸਮਾਏ॥ਨਾਨਕਕ੍ਰਿਪਾਕਰੇਜਗਜੀਵਨੁਸਹਜਭਾਇਲਿ
ਵਲਾਏ॥੪॥੧੬॥ਆਸਾਮਹਲਾ੧॥ਕਿਸਕਉਕਹਹਿਸੁਣਾਵਹਿਕਿਸਕਉ
ਕਿਸੁਸਮਝਾਵਹਿਸਮਝਿਰਹੇ॥ਕਿਸੈਪੜਾਵਹਿਪੜਿਗੁਣਿਬੂਝੇਸਤਿਗੁਰਸਬਦਿਸੰ
ਤੋਖਿਰਹੇ॥੧॥ਐਸਾਗੁਰਮਤਿਰਮਤੁਸਰੀਰਾ॥ਹਰਿਭਜੁਮੇਰੇਮਨਗਹਿਰਗੰਭੀਰਾ॥੧॥
ਰਹਾਉ॥ਅਨਤਤਰੰਗਭਗਤਿਹਰਿਰੰਗਾ॥ਅਨਦਿਨੁਸੂਚੇਹਰਿਗੁਣਸੰਗਾ॥ਮਿਥਿਆ
ਜਨਮੁਸਾਕਤਸੰਸਾਰਾ॥ਰਾਮਭਗਤਿਜਨੁਰਹੈਨਿਰਾਰਾ॥੨॥ਸੂਚੀਕਾਇਆਹਰਿਗੁਣ
ਗਾਇਆ॥ਆਤਮੁਚੀਨਿਰਹੈਲਿਵਲਾਇਆ॥ਆਦਿਅਪਾਰੁਅਪਰੰਪਰੁਹੀਰਾ॥ਲਾ

ਲਿਰਤਾਮੇਰਾਮਨੁਧੀਰਾ॥੩॥ਕਥਨੀਕਹਹਿਕਹਹਿਸੇਮੂਏ॥ਸੋਪ੍ਰਭੁਦੂਰਿਨਾਹੀਪ੍ਰਭੁਤੂੰਹੈ॥
ਸਭੁਜਗੁਦੇਖਿਆਮਾਇਆਛਾਇਆ॥ਨਾਨਕਗੁਰਮਤਿਨਾਮੁਧਿਆਇਆ॥੪॥੧੭॥
ਆਸਾਮਹਲਾ੧॥ਤਿਤੁਕਾ॥ਕੋਈਭੀਖਕੁਭੀਖਿਆਖਾਇ॥ਕੋਈਰਾਜਾਰਹਿਆ
ਸਮਾਇ॥ਕਿਸਹੀਮਾਨੁਕਿਸੈਅਪਮਾਨੁ॥ਢਾਹਿਉਸਾਰੇਧਰੇਧਿਆਨੁ॥ਤੁਝਤੇਵਡਾਨਾਹੀ
ਕੋਇ॥ਕਿਸੁਵੇਖਾਲੀਚੰਗਾਹੋਇ॥੧॥ਮੈਤਾਂਨਾਮੁਤੇਰਾਆਧਾਰੁ॥ਤੂੰਦਾਤਾਕਰਣਹਾਰੁਕਰ
ਤਾਰੁ॥੧॥ਰਹਾਉ॥ਵਾਟਨਪਾਵਉਵੀਗਾਜਾਉ॥ਦਰਗਹਬੈਸਣਨਾਹੀਥਾਉ॥ਮਨਕਾ
ਅੰਧੁਲਾਮਾਇਆਕਾਬੰਧੁ॥ਖੀਨਖਰਾਬੁਹੋਵੈਨਿਤਕੰਧੁ॥ਖਾਣਜੀਵਣਕੀਬਹੁਤੀਆ
ਸ॥ਲੇਖੈਤੇਰੈਸਾਸਗਿਰਾਸ॥੨॥ਅਹਿਨਿਸਿਅੰਧੁਲੇਦੀਪਕੁਦੇਇ॥ਭਉਜਲਡੂਬਤ
ਚਿੰਤਕਰੇਇ॥ਕਹਹਿਸੁਣਹਿਜੋਮਾਨਹਿਨਾਉ॥ਹਉਬਲਿਹਾਰੈਤਾਕੈਜਾਉ॥ਨਾਨਕੁਏ
ਕਕਹੈਅਰਦਾਸਿ॥ਜੀਉਪਿੰਡੁਸਭੁਤੇਰੈਪਾਸਿ॥੩॥ਜਾਂਤੂੰਦੇਹਿਜਪੀਤੇਰਾਨਾਉ॥ਦਰਗ
ਹਬੈਸਣਹੋਵੈਥਾਉ॥ਜਾਂਤੁਧੁਭਾਵੈਤਾਦੁਰਮਤਿਜਾਇ॥ਗਿਆਨਰਤਨੁਮਨਿਵਸੈਆ
ਇ॥ਨਦਰਿਕਰੇਤਾਸਤਿਗੁਰੁਮਿਲੈ॥ਪ੍ਰਣਵਤਿਨਾਨਕੁਭਵਜਲੁਤਰੈ॥੪॥੧੮॥ਆਸਾ
ਮਹਲਾ੧॥ਪੰਚਪਦੇ॥ਦੁਧਬਿਨੁਧੇਨੁਪੰਖਬਿਨੁਪੰਖੀਜਲਬਿਨੁਉਤਭੁਜ
ਕਾਮਿਨਾਹੀ॥ਕਿਆਸੁਲਤਾਨੁਸਲਾਮਵਿਹੂਣਾਅੰਧੀਕੋਠੀਤੇਰਾਨਾਮੁਨਾਹੀ॥੧॥ਕੀਵਿ
ਸਰਹਿਦੁਖੁਬਹੁਤਾਲਾਗੈ॥ਦੁਖੁਲਾਗੈਤੂੰਵਿਸਰੁਨਾਹੀ॥੧॥ਰਹਾਉ॥ਅਖੀਅੰਧੁਜੀ
ਭਰਸੁਨਾਹੀਕੰਨੀਪਵਣੁਨਵਾਜੈ॥ਚਰਣੀਚਲੈਪਜੂਤਾਆਗੈਵਿਣੁਸੇਵਾਫਲਲਾ
ਗੇ॥੨॥ਅਖਰਬਿਰਖਬਾਗਭੁਇਚੋਖੀਸਿੰਚਿਤਭਾਉਕਰੇਹੀ॥ਸਭਨਾਫਲੁਲਾਗੈ
ਨਾਮੁਏਕੋਬਿਨੁਕਰਮਾਕੈਸੇਲੇਹੀ॥੩॥ਜੇਤੇਜੀਅਤੇਤੇਸਭਿਤੇਰੇਵਿਣੁਸੇਵਾਫਲੁਕਿ
ਸੈਨਾਹੀ॥ਦੁਖੁਸੁਖੁਭਾਣਾਤੇਰਾਹੋਵੈਵਿਣੁਨਾਵੈਜੀਉਰਹੈਨਾਹੀ॥੪॥ਮਤਿਵਿਚਿਮਰ
ਣੁਜੀਵਣੁਹੋਰੁਕੈਸਾਜਾਜੀਵਾਤਾਂਜੁਗਤਿਨਾਹੀ॥ਕਹੈਨਾਨਕੁਜੀਵਾਲੇਜੀਆਜਹ
ਭਾਵੈਤਹਰਾਖੁਤੁਹੀ॥੫॥੧੯॥ਆਸਾਮਹਲਾ੧॥ਕਾਇਆਬ੍ਰਹਮਾਮਨੁਹੈਧੋਤੀ
॥ਗਿਆਨੁਜਨੇਊਧਿਆਨੁਕੁਸਪਾਤੀ॥ਹਰਿਨਾਮਾਜਸੁਜਾਚਉਨਾਉ॥ਗੁਰਪਰਸਾਦੀ
ਬ੍ਰਹਮਿਸਮਾਉ॥੧॥ਪਾਂਡੇਐਸਾਬ੍ਰਹਮਬੀਚਾਰੁ॥ਨਾਮੇਸੁਚਿਨਾਮੋਪੜਉਨਾਮੇਚਜੁਆ

ਚਾਉ ॥੧॥ ਰਹਾਉ ॥ ਬਾਹਰਿ ਜਨੇਊ ਜਿਚਰੁ ਜੋਤਿ ਹੈ ਨਾਲਿ ॥ ਧੋਤੀ ਟਿਕਾ ਨਾਮੁ ਸਮਾਲਿ
॥ ਐਥੈ ਓਥੈ ਨਿਬਹੀ ਨਾਲਿ ॥ ਵਿਣੁ ਨਾਵੈ ਹੋਰਿ ਕਰਮ ਨ ਭਾਲਿ ॥੨॥ ਪੂਜਾ ਪ੍ਰੇਮ ਮਾਇ
ਆ ਪਰਜਾਲਿ ॥ ਏਕੋ ਵੇਖਹੁ ਅਵਰੁ ਨ ਭਾਲਿ ॥ ਚੀਨੈ ਤਤੁ ਗਗਨ ਦਸ ਦੁਆਰ ॥ ਹਰਿ
ਮੁਖਿ ਪਾਠ ਪੜੈ ਬੀਚਾਰ ॥੩॥ ਭੋਜਨੁ ਭਾਉ ਭਰਮੁ ਭਉ ਭਾਗੈ ॥ ਪਾਹਰੂਅਰਾ ਛਬਿ ਚੋਰੁ ਨ
ਲਾਗੈ ॥ ਤਿਲਕੁ ਲਿਲਾਟਿ ਜਾਣੈ ਪ੍ਰਭੁ ਏਕੁ ॥ ਬੂਝੈ ਬ੍ਰਹਮੁ ਅੰਤਰਿ ਬਿਬੇਕੁ ॥੪॥ ਆ
ਚਾਰੀ ਨਹੀ ਜੀਤਿਆ ਜਾਇ ॥ ਪਾਠ ਪੜੈ ਨਹੀ ਕੀਮਤਿ ਪਾਇ ॥ ਅਸਟ ਦਸੀ ਚਹੁ ਭੇਦੁ
ਨ ਪਾਇਆ ॥ ਨਾਨਕ ਸਤਿਗੁਰਿ ਬ੍ਰਹਮੁ ਦਿਖਾਇਆ ॥੫॥੨੦॥ ਆਸਾ ਮਹਲਾ ੧
ਸੇਵਕੁ ਦਾਸੁ ਭਗਤੁ ਜਨੁ ਸੋਈ ॥ ਠਾਕੁਰ ਕਾ ਦਾਸੁ ਗੁਰਮੁਖਿ ਹੋਈ ॥ ਜਿਨਿ ਸਿਰਿ ਸਾਜੀ
ਤਿਨਿ ਫੁਨਿ ਗੋਈ ॥ ਤਿਸੁ ਬਿਨੁ ਦੂਜਾ ਅਵਰੁ ਨ ਕੋਈ ॥੧॥ ਸਾਚੁ ਨਾਮੁ ਗੁਰ ਸਬਦਿ ਵੀ
ਚਾਰਿ ॥ ਗੁਰਮੁਖਿ ਸਾਚੇ ਸਾਚੈ ਦਰਬਾਰਿ ॥੧॥ ਰਹਾਉ ॥ ਸਚਾ ਅਰਜੁ ਸਚੀ ਅਰਦਾਸਿ
॥ ਮਹਲੀ ਖਸਮੁ ਸੁਣੇ ਸਾਬਾਸਿ ॥ ਸਚੈ ਤਖਤਿ ਬੁਲਾਵੈ ਸੋਇ ॥ ਦੇਇ ਵਡਿਆਈ ਕਰੇ
ਸੁ ਹੋਇ ॥੨॥ ਤੇਰਾ ਤਾਣੁ ਤੂੰਹੈ ਦੀਬਾਣੁ ॥ ਗੁਰ ਕਾ ਸਬਦੁ ਸਚੁ ਨੀਸਾਣੁ ॥ ਮੰਨੇ ਹੁਕਮੁ
ਸੁ ਪਰਗਟੁ ਜਾਇ ॥ ਸਚੁ ਨੀਸਾਣੈ ਠਾਕ ਨ ਪਾਇ ॥੩॥ ਪੰਡਿਤ ਪੜਹਿ ਵਖਾਣਹਿ
ਵੇਦੁ ॥ ਅੰਤਰਿ ਵਸਤੁ ਨ ਜਾਣਹਿ ਭੇਦੁ ॥ ਗੁਰ ਬਿਨੁ ਸੋਝੀ ਬੂਝ ਨ ਹੋਇ ॥ ਸਾਚਾ ਰਵਿ
ਰਹਿਆ ਪ੍ਰਭੁ ਸੋਇ ॥੪॥ ਕਿਆ ਹਉ ਆਖਾ ਆਖਿ ਵਖਾਣੀ ॥ ਤੂੰ ਆਪੇ ਜਾਣਹਿ ਸਰਬ
ਵਿਡਾਣੀ ॥ ਨਾਨਕ ਏਕੋ ਦਰੁ ਦੀਬਾਣੁ ॥ ਗੁਰਮੁਖਿ ਸਾਚੁ ਤਹਾ ਗੁਦਰਾਣੁ ॥੫॥੨੧॥
ਆਸਾ ਮਹਲਾ ੧ ॥ ਕਾਚੀ ਗਾਗਰਿ ਦੇਹ ਦੁਹੇਲੀ ਉਪਜੈ ਬਿਨਸੈ ਦੁਖੁ ਪਾਈ ॥
ਇਹੁ ਜਗੁ ਸਾਗਰੁ ਦੁਤਰੁ ਕਿਉ ਤਰੀਐ ਬਿਨੁ ਹਰਿ ਗੁਰ ਪਾਰਿ ਨ ਪਾਈ ॥੧॥ ਤੁਝ ਬਿਨੁ
ਅਵਰੁ ਨ ਕੋਈ ਮੇਰੇ ਪਿਆਰੇ ਤੁਝ ਬਿਨੁ ਅਵਰੁ ਨ ਕੋਇ ਹਰੇ ॥ ਸਰਬੀ ਰੰਗੀ ਰੂਪੀ ਤੂੰਹੈ
ਤਿਸੁ ਬਖਸੇ ਜਿਸੁ ਨਦਰਿ ਕਰੇ ॥੧॥ ਰਹਾਉ ॥ ਸਾਸੁ ਬੁਰੀ ਘਰਿ ਵਾਸੁ ਨ ਦੇਵੈ ਪਿਰ ਸਿ
ਉ ਮਿਲਣ ਨ ਦੇਇ ਬੁਰੀ ॥ ਸਖੀ ਸਾਜਨੀ ਕੇ ਹਉ ਚਰਨ ਸਰੇਵਉ ਹਰਿ ਗੁਰ ਕਿਰਪਾ ਤੇ ਨ
ਦਰਿ ਧਰੀ ॥੨॥ ਆਪੁ ਬੀਚਾਰਿ ਮਾਰਿ ਮਨੁ ਦੇਖਿਆ ਤੁਮ ਸਾ ਮੀਤੁ ਨ ਅਵਰੁ ਕੋਈ ॥
ਜਿਉ ਤੂੰ ਰਾਖਹਿ ਤਿਵ ਹੀ ਰਹਣਾ ਦੁਖੁ ਸੁਖੁ ਦੇਵਹਿ ਕਰਹਿ ਸੋਈ ॥੩॥ ਆਸਾ ਮਨਸਾ

ਦੋਊ ਬਿਨਾਸਤ ਤ੍ਰਿਹੁ ਗੁਣ ਆਸ ਨਿਰਾਸ ਭਈ ॥ ਤੁਰੀਆਵਸਥਾ ਗੁਰਮੁਖਿ ਪਾਈਐ ਸੰਤ ਸ
ਭਾ ਕੀ ਓਟ ਲਹੀ ॥੪॥ ਗਿਆਨ ਧਿਆਨ ਸਗਲੇ ਸਭਿ ਜਪ ਤਪ ਜਿਸੁ ਹਰਿ ਹਿਰਦੈ ਅ
ਲਖ ਅਭੇਵਾ ॥ ਨਾਨਕ ਰਾਮ ਨਾਮਿ ਮਨੁ ਰਾਤਾ ਗੁਰਮਤਿ ਪਾਏ ਸਹਜ ਸੇਵਾ ॥੫॥੨੨॥
ਆਸਾ ਮਹਲਾ ੧ ਪੰਚਪਦੇ ॥ ਮੋਹੁ ਕੁਟੰਬੁ ਮੋਹੁ ਸਭ ਕਾਰ ॥ ਮੋਹੁ ਤੁਮ ਤਜ
ਹੁ ਸਗਲ ਵੇਕਾਰ ॥੧॥ ਮੋਹੁ ਅਰੁ ਭਰਮੁ ਤਜਹੁ ਤੁਮ ਬੀਰ ॥ ਸਾਚੁ ਨਾਮੁ ਰਿਦੈ ਰਵੈ ਸਰੀਰ ॥
੧॥ ਰਹਾਉ ॥ ਸਚੁ ਨਾਮੁ ਜਾ ਨਵ ਨਿਧਿ ਪਾਈ ॥ ਰੋਵੈ ਪੂਤੁ ਨ ਕਲਪੈ ਮਾਈ ॥੨॥ ਏਤੁ ਮੋ
ਹਿ ਡੂਬਾ ਸੰਸਾਰੁ ॥ ਗੁਰਮੁਖਿ ਕੋਈ ਉਤਰੈ ਪਾਰਿ ॥੩॥ ਏਤੁ ਮੋਹਿ ਫਿਰਿ ਜੂਨੀ ਪਾਹਿ ॥
ਮੋਹੇ ਲਾਗਾ ਜਮ ਪੁਰਿ ਜਾਹਿ ॥੪॥ ਗੁਰ ਦੀਖਿਆ ਲੇ ਜਪੁ ਤਪੁ ਕਮਾਹਿ ॥ ਨਾ ਮੋਹੁ ਤੂਟੈ
ਨਾ ਥਾਇ ਪਾਹਿ ॥੫॥ ਨਦਰਿ ਕਰੇ ਤਾ ਏਹੁ ਮੋਹੁ ਜਾਇ ॥ ਨਾਨਕ ਹਰਿ ਸਿਉ ਰਹੈ ਸਮਾਇ ॥
੬॥੨੩॥ ਆਸਾ ਮਹਲਾ ੧ ॥ ਆਪਿ ਕਰੇ ਸਚੁ ਅਲਖ ਅਪਾਰੁ ॥ ਹਉ ਪਾਪੀ ਤੂੰ
ਬਖਸਣਹਾਰੁ ॥੧॥ ਤੇਰਾ ਭਾਣਾ ਸਭੁ ਕਿਛੁ ਹੋਵੈ ॥ ਮਨਹਠਿ ਕੀਚੈ ਅੰਤਿ ਵਿਗੋਵੈ ॥੧॥
ਰਹਾਉ ॥ ਮਨਮੁਖ ਕੀ ਮਤਿ ਕੂੜਿ ਵਿਆਪੀ ॥ ਬਿਨੁ ਹਰਿ ਸਿਮਰਣ ਪਾਪਿ ਸੰਤਾਪੀ ॥੨॥
ਦੁਰਮਤਿ ਤਿਆਗਿ ਲਾਹਾ ਕਿਛੁ ਲੇਵਹੁ ॥ ਜੋ ਉਪਜੈ ਸੋ ਅਲਖ ਅਭੇਵਹੁ ॥੩॥
ਐਸਾ ਹਮਰਾ ਸਖਾ ਸਹਾਈ ॥ ਗੁਰ ਹਰਿ ਮਿਲਿਆ ਭਗਤਿ ਦ੍ਰਿੜਾਈ ॥੪॥ ਸਗਲੀ
ਸਉਦੀ ਤੋਟਾ ਆਵੈ ॥ ਨਾਨਕ ਰਾਮ ਨਾਮੁ ਮਨਿ ਭਾਵੈ ॥੫॥੨੪॥ ਆਸਾ ਮਹਲਾ ੧
ਚਉਪਦੇ ॥ ਵਿਦਿਆ ਵੀਚਾਰੀ ਤਾਂ ਪਰਉਪਕਾਰੀ ॥ ਜਾਂ ਪੰਚ ਰਾਸੀ ਤਾਂ ਤੀਰਥ
ਵਾਸੀ ॥੧॥ ਘੁੰਘਰੂ ਵਾਜੈ ਜੇ ਮਨੁ ਲਾਗੈ ॥ ਤਉ ਜਮੁ ਕਹਾ ਕਰੇ ਮੋ ਸਿਉ ਆਗੈ ॥੧॥
ਰਹਾਉ ॥ ਆਸ ਨਿਰਾਸੀ ਤਉ ਸੰਨਿਆਸੀ ॥ ਜਾਂ ਜਤੁ ਜੋਗੀ ਤਾਂ ਕਾਇਆ ਭੋਗੀ ॥੨॥
ਦਇਆ ਦਿਗੰਬਰੁ ਦੇਹ ਬੀਚਾਰੀ ॥ ਆਪਿ ਮਰੈ ਅਵਰਾ ਨਹ ਮਾਰੀ ॥੩॥ ਏਕੁ ਤੂ ਹੋਰਿ
ਵੇਸ ਬਹੁਤੇਰੇ ॥ ਨਾਨਕੁ ਜਾਣੈ ਚੋਜ ਨ ਤੇਰੇ ॥੪॥੨੫॥ ਆਸਾ ਮਹਲਾ ੧ ॥
ਏਕ ਨ ਭਰੀਆ ਗੁਣ ਕਰਿ ਧੋਵਾ ॥ ਮੇਰਾ ਸਹੁ ਜਾਗੈ ਹਉ ਨਿਸਿ ਭਰਿ ਸੋਵਾ ॥੧॥ ਇਉ
ਕਿਉ ਕੰਤ ਪਿਆਰੀ ਹੋਵਾ ॥ ਸਹੁ ਜਾਗੈ ਹਉ ਨਿਸ ਭਰਿ ਸੋਵਾ ॥੧॥ ਰਹਾਉ ॥ ਆਸ ਪਿ
ਆਸੀ ਸੇਜੈ ਆਵਾ ॥ ਆਗੈ ਸਹ ਭਾਵਾ ਕਿ ਨ ਭਾਵਾ ॥੨॥ ਕਿਆ ਜਾਨਾ ਕਿਆ ਹੋਇਗਾ

ਰੀਮਾਈ॥ਹਰਿਦਰਸਨਬਿਨੁਰਹਨੁਨਜਾਈ॥੧॥ਰਹਾਉ॥ਪ੍ਰੇਮੁਨਚਾਖਿਆਮੇਰੀਤਿਸਨਬੁਝਾ
ਨੀ॥ਗਇਆਸੁਜੋਬਨੁਧਨਪਛੁਤਾਨੀ॥੩॥ਅਜੈਸੁਜਾਗਉਆਸਪਿਆਸੀ॥ਭਈਲੇ
ਦਾਸੀਰਹਉਨਿਰਾਸੀ॥੧॥ਰਹਾਉ॥ਹਉਮੈਖੋਇਕਰੇਸੀਗਾਰੁ॥ਤਉਕਾਮਣਿਸੇਜੈਰਵੈਭਤਾਰੁ
॥੪॥ਤਉਨਾਨਕਕੰਤੈਮਨਿਭਾਵੈ॥ਛੋਡਿਵਡਾਈਅਪਣੇਖਸਮਸਮਾਵੈ॥੧॥ਰਹਾਉ॥੨੬
॥ਆਸਾਮਹਲਾ੧॥ ਪੇਵਕੜੈਧਨਖਰੀਇਆਣੀ॥ਤਿਸੁਸਹਕੀਮੈਸਾਰਨਜਾਣੀ
॥੧॥ਸਹੁਮੇਰਾਏਕੁਦੂਜਾਨਹੀਕੋਈ॥ਨਦਰਿਕਰੇਮੇਲਾਵਾਹੋਈ॥੧॥ਰਹਾਉ॥ਸਾਹੁਰੜੈਧਨਸਾ
ਚੁਪਛਾਣਿਆ॥ਸਹਜਿਸੁਭਾਇਅਪਣਾਪਿਰੁਜਾਣਿਆ॥੨॥ਗੁਰਪਰਸਾਦੀਐਸੀਮਤਿ
ਆਵੈ॥ਤਾਂਕਾਮਣਿਕੰਤੈਮਨਿਭਾਵੈ॥੩॥ਕਹਤੁਨਾਨਕੁਭੈਭਾਵਕਾਕਰੇਸੀਗਾਰੁ॥ਸਦਹੀਸੇ
ਜੈਰਵੈਭਤਾਰੁ॥੪॥੨੭॥ਆਸਾਮਹਲਾ੧॥ ਨਕਿਸਕਾਪੂਤੁਨਕਿਸਕੀਮਾਈ॥ਝੂ
ਠੈਮੋਹਿਭਰਮਿਭੁਲਾਈ॥੧॥ਮੇਰੇਸਾਹਿਬਹਉਕੀਤਾਤੇਰਾ॥ਜਾਂਤੂੰਦੇਹਿਜਪੀਨਾਉਤੇਰਾ॥੧॥
ਰਹਾਉ॥ਬਹੁਤੇਅਉਗਣਕੂਕੈਕੋਈ॥ਜਾਤਿਸੁਭਾਵੈਬਖਸੇਸੋਈ॥੨॥ਗੁਰਪਰਸਾਦੀਦੁ
ਰਮਤਿਖੋਈ॥ਜਹਦੇਖਾਤਹਏਕੋਸੋਈ॥੩॥ਕਹਤਨਾਨਕਐਸੀਮਤਿਆਵੈ॥ਤਾਂਕੋਸਚੇ
ਸਚਿਸਮਾਵੈ॥੪॥੨੮॥ਆਸਾਮਹਲਾ੧॥ ਦੁਪਦੇ॥ ॥ਤਿਤੁਸਰਵਰੜੈਭਈ
ਲੇਨਿਵਾਸਾਪਾਣੀਪਾਵਕੁਤਿਨਹਿਕੀਆ॥ਪੰਕਜੁਮੋਹਪਗੁਨਹੀਚਾਲੈਹਮਦੇਖਾਤਹਡੂਬੀ
ਅਲੇ॥੧॥ਮਨਏਕੁਨਚੇਤਸਿਮੂੜਮਨਾ॥ਹਰਿਬਿਸਰਤਤੇਰੇਗੁਣਗਲਿਆ॥੧॥ਰਹਾਉ॥
ਨਾਹਉਜਤੀਸਤੀਨਹੀਪੜਿਆਮੂਰਖਮੁਗਧਾਜਨਮੁਭਇਆ॥ਪ੍ਰਣਵਤਿਨਾਨਕਤਿਨ
ਕੀਸਰਣਾਜਿਨਤੂੰਨਾਹੀਵੀਸਰਿਆ॥੨॥੨੯॥ਆਸਾਮਹਲਾ੧॥ ਛਿਅਘਰਛਿ
ਅਗੁਰਛਿਅਉਪਦੇਸ॥ਗੁਰੁਗੁਰੁਏਕੋਵੇਸਅਨੇਕ॥੧॥ਜੈਘਰਿਕਰਤੇਕੀਰਤਿਹੋਇ॥ਸੋ
ਘਰੁਰਾਖੁਵਡਾਈਤੋਇ॥੧॥ਰਹਾਉ॥ਵਿਸੁਏਚਸਿਆਘੜੀਆਪਹਰਾਥਿਤੀਵਾਰੀਮਾਹੁਹੋ
ਇਆ॥ਸੂਰਜੁਏਕੋਰੁਤਿਅਨੇਕ॥ਨਾਨਕਕਰਤੇਕੇਕੇਤੇਵੇਸ॥੨॥੩੦॥

੧ੴ ਸਤਿਗੁਰਪ੍ਰਸਾਦਿ

ਆਸਾਮਹਲਾ੧ ਘਰੁ੩ ॥ਲਖਲਸਕਰਲਖਵਾਜੇਨੇਜੇਲਖਉਠਿਕਰਹਿਸਲਾਮੁ
ਲਖਾਉਪਰਿਫੁਰਮਾਇਸਿਤੇਰੀਲਖਉਠਿਰਾਖਹਿਮਾਨੁ॥ਜਾਂਪਤਿਲੇਖੈਨਾਪਵੈਤਾਂਸਭਿਨਿ

ਫਲਕਾਮ॥੧॥ਹਰਿਕੇਨਾਮਬਿਨਾਜਗੁਧੰਧਾ॥ਜੇਬਹੁਤਾਸਮਝਾਈਐਭੋਲਾਭੀਸੋਅੰਧੋਅੰ
ਧਾ॥੧॥ਰਹਾਉ॥ਲਖਖਟੀਅਹਿਲਖਸੰਜੀਅਹਿਖਾਜਹਿਲਖਆਵਹਿਲਖਜਾਹਿ॥ਜਾਂ
ਪਤਿਲੇਖੈਨਾਪਵੈਤਾਂਜੀਅਕਿਥੈਫਿਰਿਪਾਹਿ॥੨॥ਲਖਸਾਸਤਸਮਝਾਵਣੀਲਖਪੰਡਿਤ
ਪੜਹਿਪੁਰਾਣ॥ਜਾਂਪਤਿਲੇਖੈਨਾਪਵੈਤਾਂਸਭੇਕੁਪਰਵਾਣੁ॥੩॥ਸਚਨਾਮਿਪਤਿਊਪਜੈਕਰ
ਮਿਨਾਮੁਕਰਤਾਰੁ॥ਅਹਿਨਿਸਿਹਿਰਦੈਜੇਵਸੈਨਾਨਕਨਦਰੀਪਾਰੁ॥੪॥੧॥੩੧॥ਆਸਾਮਹ
ਲਾ੧ ॥ਦੀਵਾਮੇਰਾਏਕੁਨਾਮੁਦੁਖੁਵਿਚਿਪਾਇਆਤੇਲੁ॥ਉਨਿਚਾਨਣਿਓਹੁਸੋਖਿਆ
ਚੂਕਾਜਮਸਿਉਮੇਲੁ॥੧॥ਲੋਕਾਮਤਕੋਫਕੜਿਪਾਇ॥ਲਖਮੜਿਆਕਰਿਏਕਠੇਏਕਰ
ਤੀਲੇਭਾਹਿ॥੧॥ਰਹਾਉ॥ਪਿੰਡੁਪਤਲਿਮੇਰੀਕੇਸਉਕਿਰਿਆਸਚੁਨਾਮੁਕਰਤਾਰੁ॥ਐਥੈਓ
ਥੈਆਗੈਪਾਛੈਏਹੁਮੇਰਾਆਧਾਰੁ॥੨॥ਗੰਗਬਨਾਰਸਿਸਿਫਤਿਤੁਮਾਰੀਨਾਵੈਆਤਮਰਾਉ॥ਸ
ਚਾਨਾਵਣੁਤਾਂਥੀਐਜਾਂਅਹਿਨਿਸਿਲਾਗੈਭਾਉ॥੩॥ਇਕਲੋਕੀਹੋਰੁਛਮਿਛਰੀਬ੍ਰਾਹਮਣੁ
ਵਟਿਪਿੰਡੁਖਾਇ॥ਨਾਨਕਪਿੰਡੁਬਖਸੀਸਕਾਕਬਹੂੰਨਿਖੂਟਸਿਨਾਹਿ॥੪॥੨॥੩੨॥

ਆਸਾਮਹਲਾ੧ ਘਰੁ੪

੧ੴ ਸਤਿਗੁਰਪ੍ਰਸਾਦਿ॥ ॥ਦੇਵਤਿਆਦਰਸਨਕੈਤਾਈਦੂਖਭੂਖਤੀਰਥਕੀ
ਏ॥ਜੋਗੀਜਤੀਜੁਗਤਿਮਹਿਰਹਤੇਕਰਿਕਰਿਭਗਵੇਭੇਖਭਏ॥੧॥ਤਉਕਾਰਣਿਸਾਹਿਬਾ
ਰੰਗਿਰਤੇ॥ਤੇਰੇਨਾਮਅਨੇਕਾਰੂਪਅਨੰਤਾਕਹਣੁਨਜਾਹੀਤੇਰੇਗੁਣਕੇਤੇ॥੧॥ਰਹਾਉ॥ਦਰ
ਘਰਮਹਲਾਹਸਤੀਘੋੜੇਛੋਡਿਵਿਲਾਇਤਿਦੇਸਗਏ॥ਪੀਰਪੇਕਾਂਬਰਸਾਲਿਕਸਾਦਿਕ
ਛੋੜੀਦੁਨੀਆਥਾਇਪਏ॥੨॥ਸਾਦਸਹਜਸੁਖਰਸਕਸਤਜੀਅਲੇਕਾਪੜਛੋਡੇਚਮੜ
ਲੀਏ॥ਦੁਖੀਏਦਰਦਵੰਦਦਰਿਤੇਰੈਨਾਮਿਰਤੇਦਰਵੇਸਭਏ॥੩॥ਖਲੜੀਖਪਰੀਲਕ
ੜੀਚਮੜੀਸਿਖਾਸੂਤੁਧੋਤੀਕੀਨੀ॥ਤੂੰਸਾਹਿਬੁਹਉਸਾਂਗੀਤੇਰਾਪ੍ਰਣਵੈਨਾਨਕੁਜਾਤਿਕੈਸੀ
॥੪॥੧॥੩੩॥

ਆਸਾਮਹਲਾ੧ ਘਰੁ੫ ੧ੴ ਸਤਿਗੁਰਪ੍ਰਸਾਦਿ॥ ਭੀਤਰਿਪੰਚਗੁਪ
ਤਮਨਿਵਾਸੇ॥ਥਿਰੁਨਰਹਹਿਜੈਸੇਭਵਹਿਉਦਾਸੇ॥੧॥ਮਨੁਮੇਰਾਦਇਆਲਸੇਤੀਥਿਰੁਨ
ਰਹੈ॥ਲੋਭੀਕਪਟੀਪਾਪੀਪਾਖੰਡੀਮਾਇਆਅਧਿਕਲਗੈ॥੧॥ਰਹਾਉ॥ਫੂਲਮਾਲਾਗ

ਲਿਪਹਿਰਉਗੀਹਾਰੋ॥ਮਿਲੈਗਾਪ੍ਰੀਤਮੁਤਬਕਰਉਗੀਸੀਗਾਰੋ॥੨॥ਪੰਚਸਖੀਹਮਏਕੁ
ਭਤਾਰੋ॥ਪੇਡਿਲਗੀਹੈਜੀਅੜਾਚਲਣਹਾਰੋ॥੩॥ਪੰਚਸਖੀਮਿਲਿਰੁਦਨੁਕਰੇਹਾ॥ਸਾਹੁ
ਪਜੂਤਾਪ੍ਰਣਵਤਿਨਾਨਕਲੇਖਾਦੇਹਾ॥੪॥੧॥੩੪॥

ੴ ਸਤਿਗੁਰਪ੍ਰਸਾਦਿ॥

ਆਸਾਮਹਲਾ ੧ ਘਰੁ ੬ ॥ਮਨੁਮੋਤੀਜੇਗਹਣਾਹੋਵੈਪਉਣੁਹੋਵੈਸੂਤਧਾਰੀ॥ਖਿਮਾਸੀਗਾ
ਰੁਕਾਮਣਿਤਨਿਪਹਿਰੈਰਾਵੈਲਾਲਪਿਆਰੀ॥੧॥ਲਾਲਬਹੁਗੁਣਿਕਾਮਣਿਮੋਹੀ॥ਤੇਰੇਗੁ
ਣਹੋਹਿਨਅਵਰੀ॥੧॥ਰਹਾਉ॥ਹਰਿਹਰਿਹਾਰੁਕੰਠਿਲੇਪਹਿਰੈਦਾਮੋਦਰੁਦੰਤੁਲੇਈ॥ਕਰ
ਕਰਿਕਰਤਾਕੰਗਨਪਹਿਰੈਇਨਬਿਧਿਚਿਤੁਧਰੇਈ॥੨॥ਮਧੁਸੂਦਨੁਕਰਮੁੰਦਰੀਪਹਿਰੈਪ੍ਰ
ਮੇਸਰੁਪਟੁਲੇਈ॥ਧੀਰਜੁਧੜੀਬੰਧਾਵੈਕਾਮਣਿਸ੍ਰੀਰੰਗੁਸੁਰਮਾਦੇਈ॥੩॥ਮਨਮੰਦਰਿਜੇ
ਦੀਪਕੁਜਾਲੇਕਾਇਆਸੇਜਕਰੇਈ॥ਗਿਆਨਰਾਉਜਬਸੇਜੈਆਵੈਤਨਾਨਕਭੋਗੁਕਰੇਈ॥
੪॥੧॥੩੫॥ ॥ਆਸਾਮਹਲਾ ੧ ॥ਕੀਤਾਹੋਵੈਕਰੇਕਰਾਇਆਤਿਸੁਕਿਆਕਹੀਐਭਾ
ਈ॥ਜੋਕਿਛੁਕਰਣਾਸੋਕਰਿਰਹਿਆਕੀਤੇਕਿਆਚਤੁਰਾਈ॥੧॥ਤੇਰਾਹੁਕਮੁਭਲਾਤੁਧੁਭਾ
ਵੈ॥ਨਾਨਕਤਾਕਉਮਿਲੈਵਡਾਈਸਾਚੇਨਾਮਿਸਮਾਵੈ॥੧॥ਰਹਾਉ॥ਕਿਰਤੁਪਇਆਪਰਵਾ
ਣਾਲਿਖਿਆਬਾਹੁੜਿਹੁਕਮੁਨਹੋਈ॥ਜੈਸਾਲਿਖਿਆਤੈਸਾਪੜਿਆਮੇਟਿਨਸਕੈਕੋਈ॥
੨॥ਜੇਕੋਦਰਗਹਬਹੁਤਾਬੋਲੈਨਾਉਪਵੈਬਾਜਾਰੀ॥ਸਤਰੰਜਬਾਜੀਪਕੈਨਾਹੀਕਚੀਆ
ਵੈਸਾਰੀ॥੩॥ਨਾਕੋਪੜਿਆਪੰਡਿਤੁਬੀਨਾਨਾਕੋਮੂਰਖੁਮੰਦਾ॥ਬੰਦੀਅੰਦਰਿਸਿਫਤਿਕਰ
ਏਤਾਕਉਕਹੀਐਬੰਦਾ॥੪॥੨॥੩੬॥ ॥ਆਸਾਮਹਲਾ ੧ ॥ਗੁਰਕਾਸਬਦੁਮਨੈ
ਮਹਿਮੁੰਦ੍ਰਾਖਿੰਥਾਖਿਮਾਹਢਾਵਉ॥ਜੋਕਿਛੁਕਰੈਭਲਾਕਰਿਮਾਨਉਸਹਜਜੋਗਨਿਧਿਪਾਵਉ॥
੧॥ਬਾਬਾਜੁਗਤਾਜੀਉਜੁਗਹਜੁਗਜੋਗੀ॥ਪਰਮਤੰਤਮਹਿਜੋਗੀ॥ਅੰਮ੍ਰਿਤੁਨਾਮੁਨਿਰੰਜਨਪਾ
ਇਆਗਿਆਨਕਾਇਆਰਸਭੋਗੀ॥੧॥ਰਹਾਉ॥ਸਿਵਨਗਰੀਮਹਿਆਸਣਿਬੈਸਉਕਲ
ਪਤਿਆਗੀਬਾਦੰ॥ਸਿੰਙੀਸਬਦੁਸਦਾਧੁਨਿਸੋਹੈਅਹਿਨਿਸਿਪੂਰੈਨਾਦੰ॥੨॥ਪਤੁਵੀਚਾ
ਰੁਗਿਆਨਮਤਿਡੰਡਾਵਰਤਮਾਨਬਿਭੂਤੰ॥ਹਰਿਕੀਰਤਿਰਹਰਾਸਿਹਮਾਰੀਗੁਰਮੁਖਿਪੰਥੁਅ
ਤੀਤੰ॥੩॥ਸਗਲੀਜੋਤਿਹਮਾਰੀਸੰਮਿਆਨਾਨਾਵਰਨਅਨੇਕੰ॥ਕਹੁਨਾਨਕਸੁਣਿਭਰਥਰਿ

ਜੋਗੀਪਾਰਬ੍ਰਹਮਲਿਵਏਕੰ॥੪॥੩॥੩੭॥ ॥ਆਸਾਮਹਲਾ ੧ ॥ਗੁੜੁਕਰਿਗਿ
ਆਨੁਧਿਆਨੁਕਰਿਧਾਵੈਕਰਿਕਰਣੀਕਸੁਪਾਈਐ॥ਭਾਠੀਭਵਨੁਪ੍ਰੇਮਕਾਪੋਚਾਇਤੁਰਸਿ
ਅਮਿਉਚੁਆਈਐ॥੧॥ਬਾਬਾਮਨੁਮਤਵਾਰੋਨਾਮਰਸੁਪੀਵੈਸਹਜਰੰਗਰਚਿਰਹਿਆ॥
ਅਹਿਨਿਸਿਬਨੀਪ੍ਰੇਮਲਿਵਲਾਗੀਸਬਦੁਅਨਾਹਦਗਹਿਆ॥੧॥ਰਹਾਉ॥ਪੂਰਾਸਾਚੁ
ਪਿਆਲਾਸਹਜੇਤਿਸਹਿਪੀਆਏਜਾਕਉਨਦਰਿਕਰੇ॥ਅੰਮ੍ਰਿਤਕਾਵਾਪਾਰੀਹੋਵੈਕਿਆ
ਮਦਿਛੂਛੈਭਾਉਧਰੇ॥੨॥ਗੁਰਕੀਸਾਖੀਅੰਮ੍ਰਿਤਬਾਣੀਪੀਵਤਹੀਪਰਵਾਣੁਭਇਆ
॥ਦਰਦਰਸਨਕਾਪ੍ਰੀਤਮੁਹੋਵੈਮੁਕਤਿਬੈਕੁੰਠੈਕਰੈਕਿਆ॥੩॥ਸਿਫਤੀਰਤਾਸਦਬੈਰਾਗੀ
ਜੂਐਜਨਮੁਨਹਾਰੈ॥ਕਹੁਨਾਨਕਸੁਣਿਭਰਥਰਿਜੋਗੀਖੀਵਾਅੰਮ੍ਰਿਤਧਾਰੈ॥੪॥੪॥੩੮॥
॥ਆਸਾਮਹਲਾ ੧ ॥ਖੁਰਾਸਾਨਖਸਮਾਨਾਕੀਆਹਿੰਦੁਸਤਾਨੁਡਰਾਇਆ॥ਆਪੈ
ਦੋਸੁਨਦੇਈਕਰਤਾਜਮੁਕਰਿਮੁਗਲੁਚੜਾਇਆ॥ਏਤੀਮਾਰਪਈਕਰਲਾਣੇਤੈਂਕੀਦਰ
ਦੁਨਆਇਆ॥੧॥ਕਰਤਾਤੂੰਸਭਨਾਕਾਸੋਈ॥ਜੇਸਕਤਾਸਕਤੇਕਉਮਾਰੇਤਾਮਨਿਰੋਸੁਨ
ਹੋਈ॥੧॥ਰਹਾਉ॥ਸਕਤਾਸੀਹੁਮਾਰੇਪੈਵਗੈਖਸਮੈਸਾਪੁਰਸਾਈ॥ਰਤਨਵਿਗਾੜਿਵਿ
ਗੋਏਕੁਤੀਮੁਇਆਸਾਰਨਕਾਈ॥ਆਪੇਜੋੜਿਵਿਛੋੜੇਆਪੇਵੇਖੁਤੇਰੀਵਡਿਆਈ॥
੨॥ਜੇਕੋਨਾਉਧਰਾਏਵਡਾਸਾਦਕਰੇਮਨਿਭਾਣੇ॥ਖਸਮੈਨਦਰੀਕੀੜਾਆਵੈਜੇਤੇਚੁਗੈਦ
ਣੇ॥ਮਰਿਮਰਿਜੀਵੈਤਾਕਿਛੁਪਾਏਨਾਨਕਨਾਮੁਵਖਾਣੇ॥੩॥੫॥੩੯॥

ਰਾਗੁਆਸਾਮਹਲਾ ੩ ਘਰੁ ੨ ੴ ਸਤਿਗੁਰਪ੍ਰਸਾਦਿ॥

ਹਰਿਦਰਸਨੁਪਾਵੈਵਡਭਾਗਿ॥ਗੁਰਕੈਸਬਦਿਸਚੈਬੈਰਾਗਿ॥ਖਟੁਦਰਸਨਵਰਤੈਵਰ
ਤਾ॥ਗੁਰਕਾਦਰਸਨੁਅਗਮਅਪਾਰਾ॥੧॥ਗੁਰਕੈਦਰਸਨਿਮੁਕਤਿ ਗਤਿਹੋਇ॥ਸ
ਚਾਆਪਿਵਸੈਮਨਿਸੋਇ॥੧॥ਰਹਾਉ॥ਗੁਰਦਰਸਨਿਉਧਰੈਸੰਸਾਰਾ॥ਜੇਕੋਲਾਏਭਾਉ
ਪਿਆਰਾ॥ਭਾਉਪਿਆਰਾਲਾਏਵਿਰਲਾਕੋਇ॥ਗੁਰਕੈਦਰਸਨਿਸਦਾਸੁਖੁਹੋਇ॥੨॥
ਗੁਰਕੈਦਰਸਨਿਮੋਖਦੁਆਰੁ॥ਸਤਿਗੁਰੁਸੇਵੈਪਰਵਾਰਸਾਧਾਰੁ॥ਨਿਗੁਰੇਕਉਗਤਿਕਾਈ
ਨਾਹੀ॥ਅਵਗਣਿਮੁਠੇਚੋਟਾਖਾਹੀ॥੩॥ਗੁਰਕੈਸਬਦਿਸੁਖੁਸਾਂਤਿਸਰੀਰ॥ਗੁਰਮੁਖਿ
ਤਾਕਉਲਗੈਨਪੀਰ॥ਜਮਕਾਲੁਤਿਸੁਨੇੜਿਨਆਵੈ॥ਨਾਨਕਗੁਰਮੁਖਿਸਾਚਿਸਮਾਵੈ॥੪॥

॥੧॥੪੦॥ਆਸਾਮਹਲਾ ੩ ॥ਸਬਦਿਮੁਆਵਿਚਹੁਆਪੁਗਵਾਇ॥ਸਤਿਗੁਰੁਸੇ
ਵੇਤਿਲੁਨਤਮਾਇ॥ਨਿਰਭਉਦਾਤਾਸਦਾਮਨਿਹੋਇ॥ਸਚੀਬਾਣੀਪਾਏਭਾਗਿਕੋਇ॥੧॥
ਗੁਣਸੰਗ੍ਰਹੁਵਿਚਹੁਅਉਗਣਜਾਹਿ॥ਪੂਰੇਗੁਰਕੈਸਬਦਿਸਮਾਹਿ॥੧॥ਰਹਾਉ॥ਗੁਣ
ਕਾਗਾਹਕੁਹੋਵੈਸੋਗੁਣਜਾਣੈ॥ਅੰਮ੍ਰਿਤਸਬਦਿਨਾਮੁਵਖਾਣੈ॥ਸਾਚੀਬਾਣੀਸੂਚਾਹੋਇ॥
ਗੁਣਤੇਨਾਮੁਪਰਾਪਤਿਹੋਇ॥੨॥ਗੁਣਅਮੋਲਕਪਾਏਨਜਾਹਿ॥ਮਨਿਨਿਰਮਲਸਾਚੈਸ
ਬਦਿਸਮਾਹਿ॥ਸੇਵਡਭਾਗੀਜਿਨ੍ਹ੍ਹਨਾਮੁਧਿਆਇਆ॥ਸਦਾਗੁਣਦਾਤਾਮੰਨਿਵਸਾਇ
ਆ॥੩॥ਜੋਗੁਣਸੰਗ੍ਰਹੈਤਿਨਬਲਿਹਾਰੈਜਾਉ॥ਦਰਿਸਾਚੈਸਾਚੇਗੁਣਗਾਉ॥ਆਪੇ
ਦੇਵੈਸਹਜਿਸੁਭਾਇ॥ਨਾਨਕਕੀਮਤਿਕਹਣੁਨਜਾਇ॥੪॥੨॥੪੧॥ਆਸਾਮਹਲਾ ੩
॥ਸਤਿਗੁਰਵਿਚਿਵਡੀਵਡਿਆਈ॥ਚਿਰੀਵਿਛੁੰਨੇਮੇਲਿਮਿਲਾਈ॥ਆਪੇਮੇਲੇਮੇ
ਲਿਮਿਲਾਏ॥ਆਪਣੀਕੀਮਤਿਆਪੇਪਾਏ॥੧॥ਹਰਿਕੀਕੀਮਤਿਕਿਨਬਿਧਿਹੋਇ॥ਹਰਿ
ਅਪਰੰਪਰੁਅਗਮਅਗੋਚਰੁਗੁਰਕੈਸਬਦਿਮਿਲੈਜਨੁਕੋਇ॥੧॥ਰਹਾਉ॥ਗੁਰਮੁਖਿਕੀ
ਮਤਿਜਾਣੈਕੋਇ॥ਵਿਰਲੇਕਰਮਿਪਰਾਪਤਿਹੋਇ॥ਊਚੀਬਾਣੀਊਚਾਹੋਇ॥ਗੁਰਮੁਖਿ
ਸਬਦਿਵਖਾਣੈਕੋਇ॥੨॥ਵਿਣੁਨਾਵੈਦੁਖੁਦਰਦੁਸਰੀਰਿ॥ਸਤਿਗੁਰੁਭੇਟੇਤਾਉਤਰੈਪੀ
ਰ॥ਬਿਨੁਗੁਰਭੇਟੇਦੁਖੁਕਮਾਇ॥ਮਨਮੁਖਿਬਹੁਤੀਮਿਲੈਸਜਾਇ॥੩॥ਹਰਿਕਾਨਾਮੁਮੀਠ
ਅਤਿਰਸੁਹੋਇ॥ਪੀਵਤਰਹੈਪੀਆਏਸੋਇ॥ਗੁਰਕਿਰਪਾਤੇਹਰਿਰਸੁਪਾਏ॥ਨਾਨਕਨਾਮਿ
ਰਤੇਗਤਿਪਾਏ॥੪॥੩॥੪੨॥ਆਸਾਮਹਲਾ ੩ ॥ਮੇਰਾਪ੍ਰਭੁਸਾਚਾਗਹਿਰਗੰਭੀਰ
॥ਸੇਵਤਹੀਸੁਖੁਸਾਂਤਿਸਰੀਰ॥ਸਬਦਿਤਰੇਜਨਸਹਜਿਸੁਭਾਇ॥ਤਿਨਕੈਹਮਸਦਲਾਗ
ਹਪਾਇ॥੧॥ਜੋਮਨਿਰਾਤੇਹਰਿਰੰਗੁਲਾਇ॥ਤਿਨਕਾਜਨਮਮਰਣਦੁਖੁਲਾਥਾਤੇਹਰਿ
ਦਰਗਹਮਿਲੇਸੁਭਾਇ॥੧॥ਰਹਾਉ॥ਸਬਦੁਚਾਖੈਸਾਚਾਸਾਦੁਪਾਏ॥ਹਰਿਕਾਨਾਮੁਮੰ
ਨਿਵਸਾਏ॥ਹਰਿਪ੍ਰਭੁਸਦਾਰਹਿਆਭਰਪੂਰਿ॥ਆਪੇਨੇੜੈਆਪੇਦੂਰਿ॥੨॥ਆਖਣਿ
ਆਖੈਬਕੈਸਭੁਕੋਇ॥ਆਪੇਬਖਸਿਮਿਲਾਏਸੋਇ॥ਕਹਣੈਕਥਨਿਨਪਾਇਆਜਾਇ
॥ਗੁਰਪਰਸਾਦਿਵਸੈਮਨਿਆਇ॥੩॥ਗੁਰਮੁਖਿਵਿਚਹੁਆਪੁਗਵਾਇ॥ਹਰਿਰੰਗਿਰ
ਤੇਮੋਹੁਚੁਕਾਇ॥ਅਤਿਨਿਰਮਲੁਗੁਰਸਬਦਵੀਚਾਰ॥ਨਾਨਕਨਾਮਿਸਵਾਰਣਹਾਰ॥

੪॥੪੩॥ਆਸਾਮਹਲਾ ੩ ॥ਦੂਜੈਭਾਇਲਗੇਦੁਖੁਪਾਇਆ॥ਬਿਨੁਸਬ
ਦੈਬਿਰਥਾਜਨਮੁਗਵਾਇਆ॥ਸਤਿਗੁਰੁਸੇਵੈਸੋਝੀਹੋਇ॥ਦੂਜੈਭਾਇਨਲਾਗੈਕੋਇ
॥੧॥ਮੂਲਿਲਾਗੇਸੇਜਨਪਰਵਾਣੁ॥ਅਨਦਿਨੁਰਾਮਨਾਮੁਜਪਿਹਿਰਦੈਗੁਰਸਬਦੀਹਰਿ
ਏਕੋਜਾਣੁ॥੧॥ਰਹਾਉ॥ਡਾਲੀਲਾਗੈਨਿਹਫਲੁਜਾਇ॥ਅੰਧੀਂਕੰਮੀਅੰਧਸਜਾਇ॥
ਮਨਮੁਖੁਅੰਧਾਠਉਰਨਪਾਇ॥ਬਿਸਟਾਕਾਕੀੜਾਬਿਸਟਾਮਾਹਿਪਚਾਇ॥੨॥ਗੁਰਕੀ
ਸੇਵਾਸਦਾਸੁਖੁਪਾਏ॥ਸੰਤਸੰਗਤਿਮਿਲਿਹਰਿਗੁਣਗਾਏ॥ਨਾਮੇਨਾਮਿਕਰੇਵੀਚਾਰੁ॥
ਆਪਿਤਰੈਕੁਲਉਧਰਣਹਾਰੁ॥੩॥ਗੁਰਕੀਬਾਣੀਨਾਮਿਵਜਾਏ॥ਨਾਨਕਮਹਲੁਸਬ
ਦਿਘਰੁਪਾਏ॥ਗੁਰਮਤਿਸਤਸਰਿਹਰਿਜਲਿਨਾਇਆ॥ਦੁਰਮਤਿਮੈਲੁਸਭੁਦੂਰਿਗ
ਵਾਇਆ॥੪॥੫॥੪੪॥ਆਸਾਮਹਲਾ ੩ ॥ਮਨਮੁਖਮਰਹਿਮਰਿਮਰਣੁ
ਵਿਗਾੜਹਿ॥ਦੂਜੈਭਾਇਆਤਮਸੰਘਾਰਹਿ॥ਮੇਰਾਮੇਰਾਕਰਿਕਰਿਵਿਗੂਤਾ॥ਆਤਮੁਨਚੀ
ਨੈਭਰਮੇਵਿਚਿਸੁਤਾ॥੧॥ਮਰੁਮੁਇਆਸਬਦੇਮਰਿਜਾਇ॥ਉਸਤਤਿਨਿੰਦਾਗੁਰਿਸ
ਮਜਾਣਾਈਇਸੁਜੁਗਮਹਿਲਾਹਾਹਰਿਜਪਿਲੈਜਾਇ॥੧॥ਰਹਾਉ॥ਨਾਮਵਿਹੂਣਗਰ
ਭਗਲਿਜਾਇ॥ਬਿਰਥਾਜਨਮੁਦੂਜੈਲੋਭਾਇ॥ਨਾਮਬਿਹੂਣੀਦੁਖਿਜਲੈਸਬਾਈ॥
ਸਤਿਗੁਰਿਪੂਰੈਬੂਝਬੁਝਾਈ॥੨॥ਮਨੁਚੰਚਲੁਬਹੁਚੋਟਾਖਾਇ॥ਏਥਹੁਛੁੜਕਿਆ
ਠਉਰਨਪਾਇ॥ਗਰਭਜੋਨਿਵਿਸਟਾਕਾਵਾਸੁ॥ਤਿਤੁਘਰਿਮਨਮੁਖੁਕਰੇਨਿਵਾਸੁ॥੩॥
॥ਅਪੁਨੇਸਤਿਗੁਰਕਉਸਦਾਬਲਿਜਾਈ॥ਗੁਰਮੁਖਿਜੋਤੀਜੋਤਿਮਿਲਾਈ॥ਨਿਰਮਲ
ਬਾਣੀਨਿਜਘਰਿਵਾਸਾ॥ਨਾਨਕਹਉਮੈਮਾਰੇਸਦਾਉਦਾਸਾ॥੪॥੬॥੪੫॥ਆਸਾਮ
ਹਲਾ ੩ ॥ਲਾਲੈਆਪਣੀਜਾਤਿਗਵਾਈ॥ਤਨੁਮਨੁਅਰਪੇਸਤਿਗੁਰਸਰ
ਣਾਈ॥ਹਿਰਦੈਨਾਮੁਵਡੀਵਡਿਆਈ॥ਸਦਾਪ੍ਰੀਤਮੁਪ੍ਰਭੁਹੋਇਸਖਾਈ॥੧॥ਸੋਲਾਲ
ਜੀਵਤੁਮਰੈ॥ਸੋਗੁਹਰਖੁਦੁਇਸਮਕਰਿਜਾਣੈਗੁਰਪਰਸਾਦੀਸਬਦਿਉਧਰੈ॥੧॥ਰਹ
ਉ॥ਕਰਣੀਕਾਰਧੁਰਹੁਫੁਰਮਾਈ॥ਬਿਨੁਸਬਦੈਕੋਥਾਇਨਪਾਈ॥ਕਰਣੀਕੀਰਤਿਨ
ਮੁਵਸਾਈ॥ਆਪੇਦੇਵੈਢਿਲਨਪਾਈ॥੨॥ਮਨਮੁਖਿਭਰਮਿਭੁਲੈਸੰਸਾਰੁ॥ਬਿਨ
ਰਾਸੀਕੂੜਾਕਰੇਵਾਪਾਰੁ॥ਵਿਣੁਰਾਸੀਵਖਰੁਪਲੈਨਪਾਇ॥ਮਨਮੁਖਿਭੁਲਾਜਨਮੁਗ

ਵਾਇਆ॥੩॥ਸਤਿਗੁਰੁਸੇਵੇਸੁਲਾਲਾਹੋਇ॥ਊਤਮਜਾਤੀਊਤਮੁਸੋਇ॥ਗੁਰਪਉੜੀ
ਸਭਦੂਊਚਾਹੋਇ॥ਨਾਨਕਨਾਮਿਵਡਾਈਹੋਇ॥੮॥੭॥੪੬॥ਆਸਾਮਹਲਾ੩
ਮਨਮੁਖਿਝੂਠੋਝੂਠੁਕਮਾਵੈ॥ਖਸਮੈਕਾਮਹਲੁਕਦੇਨਪਾਵੈ॥ਦੂਜੈਲਗੀਭਰਮਿ
ਭੁਲਾਵੈ॥ਮਮਤਾਬਾਧਾਆਵੈਜਾਵੈ॥੧॥ਦੋਹਾਗਣੀਕਾਮਨਦੇਖੁਸੀਗਾਰੁ॥ਪੁਤ੍ਰਕਲ
ਤ੍ਰਿਧਨਿਮਾਇਆਚਿਤੁਲਾਏਝੂਠੁਮੋਹੁਪਾਖੰਡਵਿਕਾਰੁ॥੧॥ਰਹਾਉ॥ਸਦਾਸੋਹਾਗਣਿ
ਜੋਪ੍ਰਭਭਾਵੈ॥ਗੁਰਸਬਦੀਸੀਗਾਰੁਬਣਾਵੈ॥ਸੇਜਸੁਖਾਲੀਅਨਦਿਨੁਹਰਿਰਾਵੈ॥ਮਿ
ਲਿਪ੍ਰੀਤਮਸਦਾਸੁਖੁਪਾਵੈ॥੨॥ਸਾਸੋਹਾਗਣਿਸਾਚੀਜਿਸੁਸਾਚਿਪਿਆਰੁ॥ਅਪਣਾ
ਪਿਰੁਰਾਖੈਸਦਾਉਰਧਾਰਿ॥ਨੇੜੈਵੇਖੈਸਦਾਹਦੂਰਿ॥ਮੇਰਾਪ੍ਰਭੁਸਰਬਰਹਿਆਭਰਪੂਰਿ
॥੩॥ਆਗੈਜਾਤਿਰੂਪੁਨਜਾਇ॥ਤੇਹਾਹੋਵੈਜੇਹੇਕਰਮਕਮਾਇ॥ਸਬਦੇਊਚੋਊਚਾਹੋ
ਇ॥ਨਾਨਕਸਾਚਿਸਮਾਵੈਸੋਇ॥੪॥੮॥੪੭॥ਆਸਾਮਹਲਾ੩ ॥ਭਗਤਿ
ਰਤਾਜਨੁਸਹਜਿਸੁਭਾਇ॥ਗੁਰਕੈਭੈਸਾਚੈਸਾਚਿਸਮਾਇ॥ਬਿਨੁਗੁਰਪੂਰੇਭਗਤਿਨ
ਹੋਇ॥ਮਨਮੁਖਰੁੰਨੇਅਪਨੀਪਤਿਖੋਇ॥੧॥ਮੇਰੇਮਨਹਰਿਜਪਿਸਦਾਧਿਆਇ॥
ਸਦਾਅਨੰਦੁਹੋਵੈਦਿਨੁਰਾਤੀਜੋਇਛੈਸੋਈਫਲੁਪਾਇ॥੧॥ਰਹਾਉ॥ਗੁਰਪੂਰੇਤੇਪੂ
ਰਾਪਾਇ॥ਹਿਰਦੈਸਬਦੁਸਚੁਨਾਮੁਵਸਾਇ॥ਅੰਤਰੁਨਿਰਮਲੁਅੰਮ੍ਰਿਤਸਰਿਨਾਇ॥ਸ
ਦਾਸੂਚੇਸਾਚਿਸਮਾਇ॥੨॥ਹਰਿਪ੍ਰਭੁਵੇਖੈਸਦਾਹਜੂਰਿ॥ਗੁਰਪਰਸਾਦਿਰਹਿਆਭ
ਰਪੂਰਿ॥ਜਹਾਜਾਉਤਹਵੇਖਾਸੋਇ॥ਗੁਰਬਿਨੁਦਾਤਾਅਵਰੁਨਕੋਇ॥੩॥ਗੁਰੁਸਾਗ
ਰੁਪੂਰਾਭੰਡਾਰ॥ਊਤਮਰਤਨਜਵਾਹਰਅਪਾਰ॥ਗੁਰਪਰਸਾਦੀਦੇਵਣਹਾਰੁ॥ਨਾਨਕ
ਬਖਸੇਬਖਸਣਹਾਰੁ॥੪॥੯॥੪੮॥ਆਸਾਮਹਲਾ੩ ॥ਗੁਰੁਸਾਇਰੁਸਤਿ
ਗੁਰੁਸਚੁਸੋਇ॥ਪੂਰੈਭਾਗਿਗੁਰਸੇਵਾਹੋਇ॥ਸੋਬੂਝੈਜਿਸੁਆਪਿਬੁਝਾਏ॥ਗੁਰਪਰ
ਸਾਦੀਸੇਵਕਰਾਏ॥੧॥ਗਿਆਨਰਤਨਿਸਭਸੋਝੀਹੋਇ॥ਗੁਰਪਰਸਾਦਿਅਗਿਆ
ਨੁਬਿਨਾਸੈਅਨਦਿਨੁਜਾਗੈਵੇਖੈਸਚੁਸੋਇ॥੧॥ਰਹਾਉ॥ਮੋਹੁਗੁਮਾਨੁਗੁਰਸਬਦਿ
ਜਲਾਏ॥ਪੂਰੇਗੁਰਤੇਸੋਝੀਪਾਏ॥ਅੰਤਰਿਮਹਲੁਗੁਰਸਬਦਿਪਛਾਣੈ॥ਆਵ
ਣੁਜਾਣੁਰਹੈਥਿਰੁਨਾਮਿਸਮਾਣੇ॥੨॥ਜੰਮਣੁਮਰਣਾਹੈਸੰਸਾਰੁ॥ਮਨਮੁਖੁਅਚੇ

ਤੁਮਾਇਆਮੋਹੁਗੁਬਾਰੁ॥ਪਰਨਿੰਦਾਬਹੁਕੂੜੁਕਮਾਵੈ॥ਵਿਸਟਾਕਾਕੀੜਾਵਿਸਟਾਮਾਹਿਸ
ਮਾਵੈ॥੩॥ਸਤਸੰਗਤਿਮਿਲਿਸਭਸੋਝੀਪਾਏ॥ਗੁਰਕਾਸਬਦੁਹਰਿਭਗਤਿਦ੍ਰਿੜਾਏ॥ਭਾ
ਣਾਮੰਨੇਸਦਾਸੁਖੁਹੋਇ॥ਨਾਨਕਸਚਿਸਮਾਵੈਸੋਇ॥੪॥੧੦॥੪੯॥ਆਸਾਮਹਲਾ੩
ਪੰਚਪਦੇ॥ ਸਬਦਿਮਰੈਤਿਸੁਸਦਾਅਨੰਦ॥ਸਤਿਗੁਰਭੇਟੇਗੁਰਗੋਬਿੰਦ॥ਨਾਫਿਰਿਮ
ਰੈਨਾਆਵੈਜਾਇ॥ਪੂਰੇਗੁਰਤੇਸਾਚਿਸਮਾਇ॥੧॥ਜਿਨਕਉਨਾਮੁਲਿਖਿਆਧੁਰਿਲੇਖੁ॥
ਤੇਅਨਦਿਨੁਨਾਮੁਸਦਾਧਿਆਵਹਿਗੁਰਪੂਰੇਤੇਭਗਤਿਵਿਸੇਖੁ॥੧॥ਰਹਾਉ॥ਜਿਨਕਉਹ
ਰਿਪ੍ਰਭੁਲਏਮਿਲਾਇ॥ਤਿਨਕੀਗਹਣਗਤਿਕਹੀਨਜਾਇ॥ਪੂਰੈਸਤਿਗੁਰਦਿਤੀਵਡਿਆ
ਈ॥ਊਤਮਪਦਵੀਹਰਿਨਾਮਿਸਮਾਈ॥੨॥ਜੋਕਿਛੁਕਰੇਸੁਆਪੇਆਪਿ॥ਏਕਘੜੀਮਹਿ
ਥਾਪਿਉਥਾਪਿ॥ਕਹਿਕਹਿਕਹਣਾਆਖਿਸੁਣਾਏ॥ਜੇਸਉਘਾਲੇਥਾਇਨਪਾਏ॥੩॥ਜਿ
ਨਕੈਪੋਤੈਪੁੰਨੁਤਿਨਾਗੁਰੂਮਿਲਾਏ॥ਸਚੁਬਾਣੀਗੁਰੁਸਬਦੁਸੁਣਾਏ॥ਜਹਾਂਸਬਦੁਵਸੈਤ
ਹਾਂਦੁਖੁਜਾਏ॥ਗਿਆਨਿਰਤਨਿਸਾਚੈਸਹਜਿਸਮਾਏ॥੪॥ਨਾਵੈਜੇਵਡੁਹੋਰੁਧਨੁਨਾਹਿਕੋ
ਇ॥ਜਿਸਨੋਬਖਸੇਸਾਚਾਸੋਇ॥ਪੂਰੈਸਬਦਿਮੰਨਿਵਸਾਏ॥ਨਾਨਕਨਾਮਿਰਤੇਸੁਖੁਪਾਏ॥
੫॥੧੧॥੫੦॥ਆਸਾਮਹਲਾ੩ ॥ਨਿਰਤਿਕਰੇਬਹੁਵਾਜੇਵਜਾਏ॥ਇਹੁਮਨੁ
ਅੰਧਾਬੋਲਾਹੈਕਿਸੁਆਖਿਸੁਣਾਏ॥ਅੰਤਰਿਲੋਭੁਭਰਮੁਅਨਲਵਾਉ॥ਦੀਵਾਬਲੈਨ
ਸੋਝੀਪਾਇ॥੧॥ਗੁਰਮੁਖਿਭਗਤਿਘਟਿਚਾਨਣੁਹੋਇ॥ਆਪੁਪਛਾਣਿਮਿਲੈਪ੍ਰਭੁਸੋਇ॥
੧॥ਰਹਾਉ॥ਗੁਰਮੁਖਿਨਿਰਤਿਹਰਿਲਾਗੈਭਾਉ॥ਪੂਰੇਤਾਲਵਿਚਹੁਆਪੁਗਵਾਇ॥ਮੇਰਾਪ੍ਰ
ਭੁਸਾਚਾਆਪੇਜਾਣੁ॥ਗੁਰਕੈਸਬਦਿਅੰਤਰਿਬ੍ਰਹਮੁਪਛਾਣੁ॥੨॥ਗੁਰਮੁਖਿਭਗਤਿਅੰ
ਤਰਿਪ੍ਰੀਤਿਪਿਆਰੁ॥ਗੁਰਕਾਸਬਦੁਸਹਜਿਵੀਚਾਰੁ॥ਗੁਰਮੁਖਿਭਗਤਿਜੁਗਤਿਸਚੁਸੋ
ਇ॥ਪਾਖੰਡਿਭਗਤਿਨਿਰਤਿਦੁਖੁਹੋਇ॥੩॥ਏਹਾਭਗਤਿਜਨੁਜੀਵਤਮਰੈ॥ਗੁਰਪਰਸਾ
ਦੀਭਵਜਲੁਤਰੈ॥ਗੁਰਕੈਬਚਨਿਭਗਤਿਥਾਇਪਾਇ॥ਹਰਿਜੀਉਆਪਿਵਸੈਮਨਿਆ
ਇ॥੪॥ਹਰਿਕ੍ਰਿਪਾਕਰੇਸਤਿਗੁਰੂਮਿਲਾਏ॥ਨਿਹਚਲਭਗਤਿਹਰਿਸਿਉਚਿਤੁਲਾਏ॥
ਭਗਤਿਰਤੇਤਿਨਸਚੀਸੋਇ॥ਨਾਨਕਨਾਮਿਰਤੇਸੁਖੁਹੋਇ॥੫॥੧੨॥੫੧॥
ਆਸਾਮਹਲਾ੩ ਘਰੁ੮ ਕਾਫੀ॥ ੴਸਤਿਗੁਰਪ੍ਰਸਾਦਿ॥

ਹਰਿਕੈਭਾਣੈਸਤਿਗੁਰੁਭੀਮਲੈਸਚੁਸੋਝੀਹੋਈ॥ਗੁਰਪਰਸਾਦੀਮਨਿਵਸੈਹਰਿਬੂਝੈਸੋਈ॥
॥ਮੈਸਹੁਦਾਤਾਏਕੁਹੈਅਵਰੁਨਾਹੀਕੋਈ॥ਗੁਰਕਿਰਪਾਤੇਮਨਿਵਸੈਤਾਸਦਾਸੁਖੁਹੋਈ॥੧॥ਰ
ਹਾਉ॥ਇਸੁਜੁਗਮਹਿਨਿਰਭਉਹਰਿਨਾਮੁਹੈਪਾਈਐਗੁਰਵੀਚਾਰਿ॥ਬਿਨੁਨਾਵੈਜਮਕੈਵ
ਸਿਹੈਮਨਮੁਖਿਅੰਧਗਵਾਰਿ॥੨॥ਹਰਿਕੈਭਾਣੈਜਨੁਸੇਵਾਕਰੈਬੂਝੈਸਚੁਸੋਈ॥ਹਰਿਕੈਭਾ
ਣੈਸਾਲਾਹੀਐਭਾਣੈਮੰਨਿਐਸੁਖੁਹੋਈ॥੩॥ਹਰਿਕੈਭਾਣੈਜਨਮੁਪਦਾਰਥੁਪਾਇਆਮਤਿ
ਊਤਮਹੋਈ॥ਨਾਨਕਨਾਮੁਸਲਾਹਿਤੂੰਗੁਰਮੁਖਿਗਤਿਹੋਈ॥੪॥੩੯॥੧੩॥੫੨॥

ਆਸਾਮਹਲਾ੪ ਘਰੁ੨

੧ੴਸਤਿਗੁਰਪ੍ਰਸਾਦਿ॥ ॥ਤੂੰਕਰਤਾਸਚਿਆਰੁਮੈਡਾਸਾਂਈ॥ਜੋਤ
ਉਭਾਵੈਸੋਈਥੀਸੀਜੋਤੂੰਦੇਹਿਸੋਈਹਉਪਾਈ॥੧॥ਰਹਾਉ॥ਸਭਤੇਰੀਤੂੰਸਭਨੀਧਿਆਇ
ਆ॥ਜਿਸਨੋਕ੍ਰਿਪਾਕਰਹਿਤਿਨਿਨਾਮਰਤਨੁਪਾਇਆ॥ਗੁਰਮੁਖਿਲਾਧਾਮਨਮੁਖਿਗਵਾਇ
ਆ॥ਤੁਧੁਆਪਿਵਿਛੋੜਿਆਆਪਿਮਿਲਾਇਆ॥੧॥ਤੂੰਦਰੀਆਉਸਭਤੁਝਹੀਮਾਹਿ
॥ਤੁਝਬਿਨੁਦੂਜਾਕੋਈਨਾਹਿ॥ਜੀਅਜੰਤਸਭਿਤੇਰਾਖੇਲੁ॥ਵਿਜੋਗਿਮਿਲਿਵਿਛੁੜਿਆ
ਸੰਜੋਗੀਮੇਲੁ॥੨॥ਜਿਸਨੋਤੂਜਾਣਾਇਹਿਸੋਈਜਨੁਜਾਣੈ॥ਹਰਿਗੁਣਸਦਹੀਆਖਿਵ
ਖਾਣੈ॥ਜਿਨਿਹਰਿਸੇਵਿਆਤਿਨਿਸੁਖੁਪਾਇਆ॥ਸਹਜੇਹੀਹਰਿਨਾਮਿਸਮਾਇਆ॥੩॥
ਤੂਆਪੇਕਰਤਾਤੇਰਾਕੀਆਸਭੁਹੋਇ॥ਤੁਧੁਬਿਨੁਦੂਜਾਅਵਰੁਨਕੋਇ॥ਤੂਕਰਿਕਰਿਵੇਖ
ਹਿਜਾਣਹਿਸੋਇ॥ਜਨਨਾਨਕਗੁਰਮੁਖਿਪਰਗਟੁਹੋਇ॥੪॥੧॥੫੩॥

੧ੴਸਤਿਗੁਰਪ੍ਰਸਾਦਿ॥

ਰਾਗੁਆਸਾਮਹਲਾ੪ ਘਰੁ੨ ॥ਕਿਸਹੀਧੜਾਕੀਆਮਿਤ੍ਰਸੁਤਨਾਲਿਭਾਈ॥ਕਿਸਹੀ
ਧੜਾਕੀਆਕੁੜਮਸਕੇਨਾਲਿਜਵਾਈ॥ਕਿਸਹੀਧੜਾਕੀਆਸਿਕਦਾਰਚਉਧਰੀਨਾਲਿ
ਆਪਣੈਸੁਆਈ॥ਹਮਾਰਾਧੜਾਹਰਿਰਹਿਆਸਮਾਈ॥੧॥ਹਮਹਰਿਸਿਉਧੜਾਕੀਆਮੇਰੀ
ਹਰਿਟੇਕ॥ਮੈਹਰਿਬਿਨੁਪਖੁਧੜਾਅਵਰੁਨਕੋਈਹਉਹਰਿਗੁਣਗਾਵਾਅਸੰਖਅਨੇਕ॥੧॥
ਰਹਾਉ॥ਜਿਨ੍ਹਸਿਉਧੜੇਕਰਹਿਸੇਜਾਹਿ॥ਝੂਠੁਧੜੇਕਰਿਪਛੋਤਾਹਿ॥ਥਿਰੁਨਰਹਹਿਮਨਿਖੋ
ਟੁਕਮਾਹਿ॥ਹਮਹਰਿਸਿਉਧੜਾਕੀਆਜਿਸਕਾਕੋਈਸਮਰਥੁਨਾਹਿ॥੨॥ਏਹਿਸਭਿਧ

ੜੇਮਾਇਆਮੋਹਪਸਾਰੀ॥ਮਾਇਆਕਉਲੂਝਹਿਗਾਵਾਰੀ॥ਜਨਮਿਮਰਹਿਜੂਐਬਾਜੀਹ ੧੮੩
ਰੀ॥ਹਮਰੈਹਰਿਧੜਾਜਿਹਲਤੁਪਲਤੁਸਭੁਸਵਾਰੀ॥੩॥ਕਲਿਜੁਗਮਹਿਧੜੇਪੰਚਚੋਰ
ਝਗੜਾਏ॥ਕਾਮੁਕ੍ਰੋਧੁਲੋਭੁਮੋਹੁਅਭਿਮਾਨੁਵਧਾਏ॥ਜਿਸਨੋਕ੍ਰਿਪਾਕਰੇਤਿਸੁਸਤਸੰਗਿਮਿ
ਲਾਏ॥ਹਮਰਾਹਰਿਧੜਾਜਿਨਿਏਹਧੜੇਸਭਿਗਵਾਏ॥੪॥ਮਿਥਿਆਦੂਜਾਭਾਉਧੜੇਬ
ਹਿਪਾਵੈ॥ਪਰਾਇਆਛਿਦ੍ਰੁਅਟਕਲੈਆਪਣਾਅਹੰਕਾਰੁਵਧਾਵੈ॥ਜੈਸਾਬੀਜੈਤੈਸਾਖਾਵੈ॥
ਜਨਨਾਨਕਕਾਹਰਿਧੜਾਧਰਮੁਸਭਸ੍ਰਿਸਟਿਜਿਣਿਆਵੈ॥੫॥੨॥੫੪॥ਆਸਾਮਹਲਾ੪
॥ਹਿਰਦੈਸੁਣਿਸੁਣਿਮਨਿਅੰਮ੍ਰਿਤੁਭਾਇਆ॥ਗੁਰਬਾਣੀਹਰਿਅਲਖੁਲਖਾਇਆ
॥੧॥ਗੁਰਮੁਖਿਨਾਮੁਸੁਨਹੁਮੇਰੀਭੈਨਾ॥ਏਕੋਰਵਿਰਹਿਆਘਟਅੰਤਰਿਮੁਖਿਬੋਲਹੁਗੁਰਅੰ
ਮ੍ਰਿਤਬੈਨਾ॥੧॥ਰਹਾਉ॥ਮੈਮਨਿਤਨਿਪ੍ਰੇਮੁਮਹਾਬੈਰਾਗੁ॥ਸਤਿਗੁਰੁਪੁਰਖੁਪਾਇਆਵਡਭਾ
ਗੁ॥੨॥ਦੂਜੈਭਾਇਭਵਹਿਬਿਖੁਮਾਇਆ॥ਭਾਗਹੀਨਨਹੀਸਤਿਗੁਰੁਪਾਇਆ॥੩॥ਅੰ
ਮ੍ਰਿਤੁਹਰਿਰਸੁਹਰਿਆਪਿਪੀਆਇਆ॥ਗੁਰਿਪੂਰੈਨਾਨਕਹਰਿਪਾਇਆ॥੪॥੩॥੫੫॥
ਆਸਾਮਹਲਾ੪ ॥ਮੇਰੈਮਨਿਤਨਿਪ੍ਰੇਮੁਨਾਮੁਆਧਾਰੁ॥ਨਾਮੁਜਪੀਨਾਮੋਸੁਖਸਾਰੁ॥
੧॥ਨਾਮੁਜਪਹੁਮੇਰੇਸਾਜਨਸੈਨਾ॥ਨਾਮਬਿਨਾਮੈਅਵਰੁਨਕੋਈਵਡੈਭਾਗਿਗੁਰਮੁਖਿਹਰਿਲੈ
ਨਾ॥੧॥ਰਹਾਉ॥ਨਾਮਬਿਨਾਨਹੀਜੀਵਿਆਜਾਇ॥ਵਡੈਭਾਗਿਗੁਰਮੁਖਿਹਰਿਪਾਇ॥੨॥
ਨਾਮਹੀਨਕਾਲਖਮੁਖਿਮਾਇਆ॥ਨਾਮਬਿਨਾਧ੍ਰਿਗੁਧ੍ਰਿਗੁਜੀਵਾਇਆ॥੩॥ਵਡਾਵਡਾ
ਹਰਿਭਾਗਕਰਿਪਾਇਆ॥ਨਾਨਕਗੁਰਮੁਖਿਨਾਮੁਦਿਵਾਇਆ॥੪॥੪॥੫੬॥ਆਸਾਮਹ
ਲਾ੪ ॥ਗੁਣਗਾਵਾਗੁਣਬੋਲੀਬਾਣੀ॥ਗੁਰਮੁਖਿਹਰਿਗੁਣਆਖਿਵਖਾਣੀ
॥੧॥ਜਪਿਜਪਿਨਾਮੁਮਨਿਭਇਆਅਨੰਦਾ॥ਸਤਿਸਤਿਸਤਿਗੁਰਿਨਾਮੁਦਿੜਾਇਆ॥ਰਸਿ
ਗਾਏਗੁਣਪਰਮਾਨੰਦਾ॥੧॥ਰਹਾਉ॥ਹਰਿਗੁਣਗਾਵੈਹਰਿਜਨਲੋਗਾ॥ਵਡੈਭਾਗਿਪਾਏ
ਹਰਿਨਿਰਜੋਗਾ॥੨॥ਗੁਣਵਿਹੂਣਮਾਇਆਮਲੁਧਾਰੀ॥ਵਿਣੁਗੁਣਜਨਮਿਮੁਏਅ
ਹੰਕਾਰੀ॥੩॥ਸਰੀਰਿਸਰੋਵਰਿਗੁਣਪਰਗਟਿਕੀਏ॥ਨਾਨਕਗੁਰਮੁਖਿਮਥਿਤਤੁਕਢੀਏ
॥੪॥੫॥੫੭॥ਆਸਾਮਹਲਾ੪ ॥ਨਾਮੁਸੁਣੀਨਾਮੋਮਨਿਭਾਵੈ॥ਵਡੈਭਾਗਿਗੁਰ
ਮੁਖਿਹਰਿਪਾਵੈ॥੧॥ਨਾਮੁਜਪਹੁਗੁਰਮੁਖਿਪਰਗਾਸਾ॥ਨਾਮਬਿਨਾਮੈਧਰਨਹੀਕਾਈਨਾਮਰ

ਵਿਆਸਬਾਸਗਿਰਾਸਾ॥੧॥ਰਹਾਉ॥ਨਾਮੇਸੁਗਤਿਸੁਨੀਮਨਿਭਾਈ॥ਜੋਨਾਮੁਸੁਨਾਵੈਸੋ
ਮੇਰਾਮੀਤੁਸਖਾਈ॥੨॥ਨਾਮਹੀਣਗਏਮੂੜਨੰਗਾ॥ਪਚਿਪਚਿਮੁਏਬਿਖੁਦੇਖਿਪਤੰਗਾ॥
੩॥ਆਪੇਥਾਪੇਥਾਪਿਉਥਾਪੇ॥ਨਾਨਕਨਾਮੁਦੇਵੈਹਰਿਆਪੇ॥੪॥੬॥੫੮॥ਆਸਾਮਹਲਾ
੪॥ ਗੁਰਮੁਖਿਹਰਿਹਰਿਵੇਲਿਵਧਾਈ॥ਫਲਲਾਗੇਹਰਿਰਸਕਰਸਾਈ॥੧॥ਹਰਿ
ਹਰਿਨਾਮੁਜਪਿਅਨਤਤਰੰਗਾ॥ਜਪਿਜਪਿਨਾਮੁਗੁਰਮਤਿਸਾਲਾਹੀਮਾਰਿਆਕਾਲੁਜਮਕੰ
ਕਰਭੁਇਅੰਗਾ॥੧॥ਰਹਾਉ॥ਹਰਿਹਰਿਗੁਰਮਹਿਭਗਤਿਰਖਾਈ॥ਗੁਰੁਤੁਠਾਸਿਖਦੇਵੈਮੇ
ਰੇਭਾਈ॥੨॥ਹਉਮੈਕਰਮਕਿਛੁਬਿਧਿਨਹੀਜਾਣੈ॥ਜਿਉਕੁੰਚਰੁਨਾਇਖਾਕੁਸਿਰਿਛਾ
ਣੈ॥੩॥ਜੇਵਡਭਾਗਹੋਵਹਿਵਡਊਚੇ॥ਨਾਨਕਨਾਮੁਜਪਹਿਸਚਿਸੁਚੇ॥੪॥੭॥੫੯॥
ਆਸਾਮਹਲਾ ੪॥ ਹਰਿਹਰਿਨਾਮਕੀਮਨਿਭੂਖਲਗਾਈ॥ਨਾਮਿਸੁਨਿਐਮਨੁਤ੍ਰਿ
ਪਤੈਮੇਰੇਭਾਈ॥੧॥ਨਾਮੁਜਪਹੁਮੇਰੇਗੁਰਸਿਖਮੀਤਾ॥ਨਾਮੁਜਪਹੁਨਾਮੇਸੁਖੁਪਾਵਹੁਨਾਮੁ
ਰਖਹੁਗੁਰਮਤਿਮਨਿਚੀਤਾ॥੧॥ਰਹਾਉ॥ਨਾਮੋਨਾਮੁਸੁਣੀਮਨੁਸਰਸਾ॥ਨਾਮੁਲਾਹਾਲੈਗੁ
ਰਮਤਿਬਿਗਸਾ॥੨॥ਨਾਮਬਿਨਾਕੁਸਟੀਮੋਹੁਅੰਧਾ॥ਸਭਨਿਹਫਲਕਰਮਕੀਏਦੁਖੁ
ਧੰਧਾ॥੩॥ਹਰਿਹਰਿਹਰਿਜਸੁਜਪੈਵਡਭਾਗੀ॥ਨਾਨਕਗੁਰਮਤਿਨਾਮਿਲਿਵਲਾਗੀ॥
੪॥੮॥੬੦॥

ੴ ਸਤਿਗੁਰਪ੍ਰਸਾਦਿ॥ ਰਾਗੁਆਸਾਮਹਲਾ੪ ਘਰੁ ੬ ॥ ੬ ਕੇ ੩

ਹਥਿਕਰਿਤੰਤੁਵਜਾਵੈਜੋਗੀਥੋਥਰਵਾਜੈਬੇਨ॥ਗੁਰਮਤਿਹਰਿਗੁਣਬੋਲਹੁਜੋਗੀਇਹੁ
ਮਨੂਆਹਰਿਰੰਗਿਭੇਨ॥੧॥ਜੋਗੀਹਰਿਦੇਹੁਮਤੀਉਪਦੇਸੁ॥ਜੁਗੁਜੁਗੁਹਰਿਹਰਿਏਕੋਵ
ਰਤੈਤਿਸੁਆਗੈਹਮਆਦੇਸੁ॥੧॥ਰਹਾਉ॥ਗਾਵਹਿਰਾਗਭਾਤਿਬਹੁਬੋਲਹਿਇਹੁਮਨੂ
ਆਖੇਲੈਖੇਲ॥ਜੋਵਹਿਕੂਪਸਿੰਚਨਕਉਬਸੁਧਾਉਠਿਬੈਲਗਏਚਰਿਬੇਲ॥੨॥
ਕਾਇਆਨਗਰਮਹਿਕਰਮਹਰਿਬੋਵਹੁਹਰਿਜਾਮੈਹਰਿਆਖੇਤੁ॥ਮਨੂਆਅਸਥਿਰੁਬੈ
ਲੁਮਨੁਜੋਵਹੁਹਰਿਸਿੰਚਹੁਗੁਰਮਤਿਜੇਤੁ॥੩॥ਜੋਗੀਜੰਗਮਸ੍ਰਿਸਟਿਸਭਤੁਮਰੀਜੋਦੇ
ਹੁਮਤੀਤਿਤੁਚੇਲ॥ਜਨਨਾਨਕਕੇਪ੍ਰਭਅੰਤਰਜਾਮੀਹਰਿਲਾਵਹੁਮਨੂਆਪੇਲ॥੪॥
੯॥੬੧॥ ਆਸਾਮਹਲਾ ੪ ॥ਕਬਕੋਭਾਲੈਘੁੰਘਰੂਤਾਲਾਕਬਕੋਬਜਾਵੈਰਬ

ਬੁ॥ਆਵਤਜਾਤਬਾਰਖਿਨੁਲਾਗੈਹਉਤਬਲਗੁਸਮਾਰਉਨਾਮੁ॥੧॥ਮੇਰੈਮਨਿ
ਐਸੀਭਗਤਿਬਨਿਆਈ॥ਹਉਹਰਿਬਿਨੁਖਿਨੁਪਲੁਰਹਿਨਸਕਉਜੈਸੇਜਲਬਿਨੁ
ਮੀਨੁਮਰਿਜਾਈ॥੧॥ਰਹਾਉ॥ਕਬਕੋਊਮੇਲੈਪੰਚਸਤਗਾਇਣਕਬਕੋਰਾਗਧੁਨਿਉ
ਠਾਵੈ॥ਮੇਲਤਚੁਨਤਖਿਨੁਪਲੁਚਸਾਲਾਗੈਤਬਲਗੁਮੇਰਾਮਨੁਰਾਮਗੁਨਗਾਵੈ॥੨॥
ਕਬਕੋਨਾਚੈਪਾਵਪਸਾਰੈਕਬਕੋਹਾਥਪਸਾਰੈ॥ਹਾਥਪਾਵਪਸਾਰਤਬਿਲਮੁਤਿਲੁ
ਲਾਗੈਤਬਲਗੁਮੇਰਾਮਨੁਰਾਮਸਮ੍ਹਾਰੈ॥੩॥ਕਬਕੋਊਲੋਗਨਕਉਪਤੀਆਵੈਲੋ
ਕਿਪਤੀਣੈਨਾਪਤਿਹੋਇ॥ਜਨਨਾਨਕਹਰਿਹਿਰਦੈਸਦਧਿਆਵਹੁਤਾਜੈਜੈਕਰੇਸਭੁ
ਕੋਇ॥੪॥੧੦॥੬੨॥ਆਸਾਮਹਲਾ ੪ ॥ਸਤਸੰਗਤਿਮਿਲੀਐਹਰਿਸਾ
ਧੂਮਿਲਿਸੰਗਤਿਹਰਿਗੁਨਗਾਇ॥ਗਿਆਨਰਤਨੁਬਲਿਆਘਟਿਚਾਨਣੁਅਗਿਆ
ਨੁਅੰਧੇਰਾਜਾਇ॥੧॥ਹਰਿਜਨਨਾਚਹੁਹਰਿਹਰਿਧਿਆਇ॥ਐਸੇਸੰਤਮਿਲਹਿਮੇ
ਰੇਭਾਈਹਮਜਨਕੇਧੋਵਹਪਾਇ॥੧॥ਰਹਾਉ॥ਹਰਿਹਰਿਨਾਮੁਜਪਹੁਮਨਮੇਰੇਅਨ
ਦਿਨੁਹਰਿਲਿਵਲਾਇ॥ਜੋਇਛਹੁਸੋਈਫਲੁਪਾਵਹੁਫਿਰਿਭੂਖਨਲਾਗੈਆਇ
॥੨॥ਆਪੇਹਰਿਅਪਰੰਪਰੁਕਰਤਾਹਰਿਆਪੇਬੋਲਿਬੁਲਾਇ॥ਸੇਈਸੰਤਭਲੇਤੁ
ਧੁਭਾਵਹਿਜਿਨਕੀਪਤਿਪਾਵਹਿਥਾਇ॥੩॥ਨਾਨਕੁਆਖਿਨਰਾਜੈਹਰਿਗੁਣਜਿ
ਉਆਖੈਤਿਉਸੁਖੁਪਾਇ॥ਭਗਤਿਭੰਡਾਰਦੀਏਹਰਿਅਪੁਨੇਗੁਣਗਾਹਕੁਵਣਜਿਲੈ
ਜਾਇ॥੪॥੧੧॥੬੩॥

ੴ ਸਤਿਗੁਰਪ੍ਰਸਾਦਿ॥ ਰਾਗੁਆਸਾਮਹਲਾ੪ ਘਰੁ੮ਕੇਕਾਫੀ

ਆਇਆਮਰਣੁਧੁਰਾਹੁਹਉਮੈਰੋਈਐ॥ਗੁਰਮੁਖਿਨਾਮੁਧਿਆਇਅਸਥਿਰੁਹੋਈ
ਐ॥੧॥ਗੁਰਪੂਰੇਸਾਬਾਸਿਚਲਣੁਜਾਣਿਆ॥ਲਾਹਾਨਾਮੁਸੁਸਾਰੁਸਬਦਿਸਮਾ
ਣਿਆ॥੧॥ਰਹਾਉ॥ਪੂਰਬਿਲਿਖੇਡੇਹਸਿਆਏਮਾਇਆ॥ਚਲਣੁਅਜੁਕਿਕ
ਲ੍ਹਿਧੁਰਹੁਫੁਰਮਾਇਆ॥੨॥ਬਿਰਥਾਜਨਮੁਤਿਨਾਜਿਨ੍ਹੀਨਾਮੁਵਿਸਾਰਿਆ॥ਜੂ
ਐਖੇਲਣੁਜਗਿਕਿਇਹੁਮਨੁਹਾਰਿਆ॥੩॥ਜੀਵਣਿਮਰਣਿਸੁਖੁਹੋਇਜਿਨ੍ਹਾਗੁ
ਰੁਪਾਇਆ॥ਨਾਨਕਸਚੇਸਚਿਸਚਿਸਮਾਇਆ॥੪॥੧੨॥੬੪॥ ਆਸਾਮਹਲਾ੪

॥ਜਨਮੁਪਦਾਰਥੁਪਾਇਨਾਮੁਧਿਆਇਆ॥ਗੁਰਪਰਸਾਦੀਬੁਝਿਸਚਿਸਮਾਇਆ
॥੧॥ਜਿਨਧੁਰਿਲਿਖਿਆਲੇਖੁਤਿਨੀਨਾਮੁਕਮਾਇਆ॥ਦਰਿਸਚੈਸਚਿਆਰਮਹਲਿ
ਬੁਲਾਇਆ॥੧॥ਰਹਾਉ॥ਅੰਤਰਿਨਾਮੁਨਿਧਾਨੁਗੁਰਮੁਖਿਪਾਈਐ॥ਅਨਦਿਨੁਨਾਮੁ
ਧਿਆਇਹਰਿਗੁਣਗਾਈਐ॥੨॥ਅੰਤਰਿਵਸਤੁਅਨੇਕਮਨਮੁਖਿਨਹੀਪਾਈਐ॥
ਹਉਮੈਗਰਬੈਗਰਬੁਆਪਿਖੁਆਈਐ॥੩॥ਨਾਨਕਆਪੇਆਪਿਆਪਿਖੁਆਈ
ਐ॥ਗੁਰਮਤਿਮਨਿਪਰਗਾਸੁਸਚਾਪਾਈਐ॥੪॥੧੩॥

ਰਾਗੁਆਸਾਵਰੀਘਰੁ੧੬ਕੇ੨ ਮਹਲਾ੪ ਸੁਧੰਗ ੧ੴਸਤਿਗੁਰਪ੍ਰਸਾਦਿ॥

ਹਉਅਨਦਿਨੁਹਰਿਨਾਮੁਕੀਰਤਨੁਕਰਉ॥ਸਤਿਗੁਰਿਮੋਕਉਹਰਿਨਾਮੁਬਤਾਇਆ
ਹਉਹਰਿਬਿਨੁਖਿਨੁਪਲੁਰਹਿਨਸਕਉ॥੧॥ਰਹਾਉ॥ਹਮਰੈਸ੍ਰਵਣੁਸਿਮਰਨੁਹਰਿ
ਕੀਰਤਨੁਹਉਹਰਿਬਿਨੁਰਹਿਨਸਕਉਹਉਇਕੁਖਿਨੁ॥ਜੈਸੇਹੰਸੁਸਰਵਰਬਿਨੁਰਹਿਨ
ਸਕੈਤੈਸੇਹਰਿਜਨੁਕਿਉਰਹੈਹਰਿਸੇਵਾਬਿਨੁ॥੧॥ਕਿਨਹੂੰਪ੍ਰੀਤਿਲਾਈਦੂਜਾਭਾਉ
ਰਿਦਧਾਰਿਕਿਨਹੂੰਪ੍ਰੀਤਿਲਾਈਮੋਹਅਪਮਾਨਾ॥ਹਰਿਜਨਪ੍ਰੀਤਿਲਾਈਹਰਿਨਿਰਬ
ਣਪਦਨਾਨਕਸਿਮਰਤਹਰਿਹਰਿਭਗਵਾਨਾ॥੨॥੧॥੧੪॥ਆਸਾਵਰੀਮਹਲਾ
੪ ॥ਮਾਈਮੋਰੋਪ੍ਰੀਤਮੁਰਾਮੁਬਤਾਵਹੁਰੀਮਾਈ॥ਹਉਹਰਿਬਿਨੁਖਿਨੁਪਲੁ
ਰਹਿਨਸਕਉਜੈਸੇਕਰਹਲੁਬੇਲਿਰੀਝਾਈ॥੧॥ਰਹਾਉ॥ਹਮਰਾਮਨੁਬੈਰਾਗਬਿ
ਰਕਤੁਭਇਓਹਰਿਦਰਸਨਮੀਤਕੈਤਾਈ॥ਜੈਸੇਅਲਿਕਮਲਾਬਿਨੁਰਹਿਨਸਕੈਤੈ
ਸੇਮੋਹਿਹਰਿਬਿਨੁਰਹਨੁਨਜਾਈ॥੧॥ਰਾਖੁਸਰਣਿਜਗਦੀਸੁਰਪਿਆਰੇਮੋਹਿਸਰਧ
ਪੂਰਿਹਰਿਗੁਸਾਈ॥ਜਨਨਾਨਕਕੈਮਨਿਅਨਦੁਹੋਤਹੈਹਰਿਦਰਸਨੁਨਿਮਖਦਿਖਾਈ
॥੨॥੨॥੩੯॥੧੩॥੧੫॥੬੯॥

ਰਾਗੁਆਸਾਘਰੁ੨ਮਹਲਾ੫ ੧ੴਸਤਿਗੁਰਪ੍ਰਸਾਦਿ॥

ਜਿਨਿਲਾਈਪ੍ਰੀਤਿਸੋਈਫਿਰਿਖਾਇਆ॥ਜਿਨਿਸੁਖਿਬੈਠਾਲੀਤਿਸੁਭਉਬਹੁ
ਦਿਖਾਇਆ॥ਭਾਈਮੀਤਕੁਟੰਬਦੇਖਿਬਿਬਾਦੇ॥ਹਮਆਈਵਸਗਤਿਗੁਰਪਰਸਾ
ਦੇ॥੧॥ਐਸਾਦੇਖਿਬਿਮੋਹਿਤਹੋਏ॥ਸਾਧਿਕਸਿਧਸੁਰਦੇਵਮਨੁਖਾ॥ਬਿਨੁਸਾਧੂਸ

ਭਿਧ੍ਰੋਹਨਿਧ੍ਰੋਹੇ॥੧॥ਰਹਾਉ॥ਇਕਿਫਿਰਹਿਉਦਾਸੀਤਿਨਕਾਮਿਵਿਆਪੈ॥ਇਕਿਸੰ
ਚਹਿਗਿਰਹੀਤਿਨਹੋਇਨਆਪੈ॥ਇਕਿਸਤੀਕਹਾਵਹਿਤਿਨਬਹੁਤੁਕਲਪਾਵੈ॥ਹਮਹ
ਰਿਰਾਖੇਲਗਿਸਤਿਗੁਰਪਾਵੈ॥੨॥ਤਪੁਕਰਤੇਤਪਸੀਭੂਲਾਏ॥ਪੰਡਿਤਮੋਹੇਲੋਭਿਸਬਾਏ॥
ਤ੍ਰੈਗੁਣਮੋਹੇਮੋਹਿਆਆਕਾਸੁ॥ਹਮਸਤਿਗੁਰਰਾਖੇਦੇਕਰਿਹਾਥੁ॥੩॥ਗਿਆਨੀਕੀਹੋਇਵ
ਰਤੀਦਾਸਿ॥ਕਰਜੋੜੇਸੇਵਾਕਰੇਅਰਦਾਸਿ॥ਜੋਤੂੰਕਹਹਿਸੁਕਾਰਕਮਾਵਾ॥ਜਨਨਾਨਕਗੁ
ਰਮੁਖਨੇੜਿਨਆਵਾ॥੪॥੧॥ਆਸਾਮਹਲਾ੫ ॥ਸਸੂਤੇਪਿਰਿਕੀਨੀਵਾਖਿ॥ਦੇ
ਰਜਿਠਾਣੀਮੁਈਦੂਖਿਸੰਤਾਪਿ॥ਘਰਕੇਜਿਠੇਰੇਕੀਚੂਕੀਕਾਣਿ॥ਪਿਰਿਰਖਿਆਕੀਨੀਸੁ
ਘੜਸੁਜਾਣਿ॥੧॥ਸੁਨਹੁਲੋਕਾਮੈਪ੍ਰੇਮਰਸੁਪਾਇਆ॥ਦੁਰਜਨਮਾਰੇਵੈਰੀਸੰਘਾਰੇਸ
ਤਿਗੁਰਿਮੋਕਉਹਰਿਨਾਮੁਦਿਵਾਇਆ॥੧॥ਰਹਾਉ॥ਪ੍ਰਥਮੇਤਿਆਗੀਹਉਮੈਪ੍ਰੀਤਿ॥
ਦੁਤੀਆਤਿਆਗੀਲੋਗਾਰੀਤਿ॥ਤ੍ਰੈਗੁਣਤਿਆਗਿਦੁਰਜਨਮੀਤਸਮਾਨੇ॥ਤੁਰੀਆਗੁਣੁਮਿਲਿ
ਸਾਧਪਛਾਨੇ॥੨॥ਸਹਜਗੁਫਾਮਹਿਆਸਣੁਬਾਧਿਆ॥ਜੋਤਿਸਰੂਪਅਨਾਹਦੁਵਾਜਿਆ॥
ਮਹਾਅਨੰਦੁਗੁਰਸਬਦੁਵੀਚਾਰਿ॥ਪ੍ਰਿਅਸਿਉਰਾਤੀਧਨਸੋਹਾਗਣਿਨਾਰਿ॥੩॥ਜਨਨਾਨਕੁਬੋ
ਲੈਬ੍ਰਹਮਬੀਚਾਰੁ॥ਜੋਸੁਣੇਕਮਾਵੈਸੁਉਤਰੈਪਾਰਿ॥ਜਨਮਿਨਮਰੈਨਆਵੈਨਜਾਇ॥ਹਰਿਸੇਤੀ
ਓਹੁਰਹੈਸਮਾਇ॥੪॥੨॥ਆਸਾਮਹਲਾ੫ ॥ਨਿਜਭਗਤੀਸੀਲਵੰਤੀਨਾਰਿ॥ਰੂਪਿ
ਅਨੂਪਪੂਰੀਆਚਾਰਿ॥ਜਿਤੁਗ੍ਰਿਹਿਵਸੈਸੋਗ੍ਰਿਹੁਸੋਭਾਵੰਤਾ॥ਗੁਰਮੁਖਿਪਾਈਕਿਨੈਵਿਰਲੈ
ਜੰਤਾ॥੧॥ਸੁਕਰਣੀਕਾਮਣਿਗੁਰਮਿਲਿਹਮਪਾਈ॥ਜਜਿਕਾਜਿਪਰਥਾਇਸੁਹਾਈ॥੧॥
ਰਹਾਉ॥ਜਿਚਰੁਵਸੀਪਿਤਾਕੈਸਾਥਿ॥ਤਿਚਰੁਕੰਤੁਬਹੁਫਿਰੈਉਦਾਸਿ॥ਕਰਿਸੇਵਾਸਤਪੁ
ਰਖੁਮਨਾਇਆ॥ਗੁਰਿਆਣੀਘਰਮਹਿਤਾਸਰਬਸੁਖਪਾਇਆ॥੨॥ਬਤੀਹਸੁਲਖਣੀਸ
ਚੁਸੰਤਤਿਪੂਤ॥ਆਗਿਆਕਾਰੀਸੁਘੜਸਰੂਪ॥ਇਛਪੂਰੇਮਨਕੰਤਸੁਆਮੀ॥ਸਗਲਸੰਤੋ
ਖੀਦੇਰਜੇਠਾਨੀ॥੩॥ਸਭਪਰਵਾਰੈਮਾਹਿਸਰੇਸਟ॥ਮਤੀਦੇਵੀਦੇਵਰਜੇਸਟ॥ਧੰਨੁਸੁਗ੍ਰਿ
ਹੁਜਿਤੁਪ੍ਰਗਟੀਆਇ॥ਜਨਨਾਨਕਸੁਖੇਸੁਖਿਵਿਹਾਇ॥੪॥੩॥ਆਸਾਮਹਲਾ੫
॥ਮਤਾਕਰਉਸੋਪਕਨਿਨਦੇਈ॥ਸੀਲਸੰਜਮਕੈਨਿਕਟਿਖਲੋਈ॥ਵੇਸਕਰੇਬਹੁਰੂਪ
ਦਿਖਾਵੈ॥ਗ੍ਰਿਹਿਬਸਨਿਨਦੇਈਵਖਿਵਖਿਭਰਮਾਵੈ॥੧॥ਘਰਕੀਨਾਇਕਿਘਰਵਾਸ

ਨਦੇਵੈ॥ਜਤਨਕਰਉਉਰਝਾਇਪਰੇਵੈ॥੧॥ਰਹਾਉ॥ਧੁਰਕੀਭੇਜੀਆਈਆਮਰਿ॥ਨਉ
ਖੰਡਜੀਤੇਸਭਿਥਾਨਥਨੰਤਰ॥ਤਟਤੀਰਥਿਨਛੋਡੈਜੋਗਸੰਨਿਆਸਾ॥ਪੜਿਥਾਕੇਸਿੰਮ੍ਰਿ
ਤਿਬੇਦਅਭਿਆਸਾ॥੨॥ਜਹਬੈਸਉਤਹਨਾਲੇਬੈਸੈ॥ਸਗਲਭਵਨਮਹਿਸਬਲਪ੍ਰਵੇ
ਸੈ॥ਹੋਛੀਸਰਣਿਪਇਆਰਹਣੁਨਪਾਈ॥ਕਹੁਮੀਤਾਹਉਕੈਪਹਿਜਾਈ॥੩॥ਸੁਣਿਉ
ਪਦੇਸੁਸਤਿਗੁਰਪਹਿਆਇਆ॥ਗੁਰਿਹਰਿਹਰਿਨਾਮੁਮੋਹਿਮੰਤ੍ਰੁਦ੍ਰਿੜਾਇਆ॥ਨਿਜਘਰਿ
ਵਸਿਆਗੁਣਗਾਇਅਨੰਤਾ॥ਪ੍ਰਭੁਮਿਲਿਓਨਾਨਕਭਏਅਚਿੰਤਾ॥੪॥ਘਰੁਮੇਰਾਇਹ
ਨਾਇਕਿਹਮਾਰੀ॥ਇਹਆਮਰਿਹਮਗੁਰਿਕੀਏਦਰਬਾਰੀ॥੧॥ਰਹਾਉਦੂਜਾ॥੪॥੪॥ਆ
ਸਾਮਹਲਾ੫॥ ਪ੍ਰਥਮੇਮਤਾਜਿਪੜੀਚਲਾਵਉ॥ਦੁਤੀਏਮਤਾਦੁਇਮਾਨੁਖਪਹੁ
ਚਾਵਉ॥ਤ੍ਰਿਤੀਏਮਤਾਕਿਛੁਕਰਉਉਪਾਇਆ॥ਮੈਸਭੁਕਿਛੁਛੋਡਿਪ੍ਰਭਤੁਹੀਧਿਆਇ
ਆ॥੧॥ਮਹਾਅਨੰਦਅਚਿੰਤਸਹਜਾਇਆ॥ਦੁਸਮਨਦੂਤਮੁਏਸੁਖੁਪਾਇਆ॥੧॥ਰਹਾ
ਉ॥ਸਤਿਗੁਰਿਮੋਕਉਦੀਆਉਪਦੇਸੁ॥ਜੀਉਪਿੰਡੁਸਭੁਹਰਿਕਾਦੇਸੁ॥ਜੋਕਿਛੁਕਰੀਸੁਤੇਰਾ
ਤਾਣੁ॥ਤੂੰਮੇਰੀਓਟਤੂੰਹੈਦੀਬਾਣੁ॥੨॥ਤੁਧਨੋਛੋਡਿਜਾਈਐਪ੍ਰਭਕੈਂਧਰਿ॥ਆਨਨਬੀਆ
ਤੇਰੀਸਮਸਰਿ॥ਤੇਰੇਸੇਵਕਕਉਕਿਸਕੀਕਾਣਿ॥ਸਾਕਤੁਭੂਲਾਫਿਰੈਬੇਬਾਣਿ॥੩॥ਤੇਰੀ
ਵਡਿਆਈਕਹੀਨਜਾਇ॥ਜਹਕਹਰਾਖਿਲੈਹਿਗਲਿਲਾਇ॥ਨਾਨਕਦਾਸਤੇਰੀਸਰਣਾ
ਈ॥ਪ੍ਰਭਿਰਾਖੀਪੈਜਵਜੀਵਾਧਾਈ॥੪॥੫॥ਆਸਾਮਹਲਾ੫॥ ਪਰਦੇਸੁਝਾਗਿ
ਸਉਦੇਕਉਆਇਆ॥ਵਸਤੁਅਨੂਪਸੁਣੀਲਾਭਾਇਆ॥ਗੁਣਰਾਸਿਬੰਨ੍ਹਿਪਲੈਆਨੀ
॥ਦੇਖਿਰਤਨੁਇਹੁਮਨੁਲਪਟਾਨੀ॥੧॥ਸਾਹਵਾਪਾਰੀਦੁਆਰੈਆਏ॥ਵਖਰੁਕਾਢਹੁਸਉ
ਦਾਕਰਾਏ॥੧॥ਰਹਾਉ॥ਸਾਹਿਪਠਾਇਆਸਾਹੈਪਾਸਿ॥ਅਮੋਲਰਤਨਅਮੋਲਾਰਾਸਿ॥
ਵਿਸਟੁਸੁਭਾਈਪਾਇਆਮੀਤ॥ਸਉਦਾਮਿਲਿਆਨਿਹਚਲਚੀਤ॥੨॥ਭਉਨਹੀਤ
ਸਕਰਪਉਣਨਪਾਨੀ॥ਸਹਜਿਵਿਹਾਝੀਸਹਜਿਲੈਜਾਨੀ॥ਸਤਕੈਖਟਿਐਦੁਖੁਨਹੀ
ਪਾਇਆ॥ਸਹੀਸਲਾਮਤਿਘਰਿਲੈਆਇਆ॥੩॥ਮਿਲਿਆਲਾਹਾਭਏਅਨੰਦ॥
ਧੰਨੁਸਾਹਪੂਰੇਬਖਸਿੰਦ॥ਇਹੁਸਉਦਾਗੁਰਮੁਖਿਕਿਨੈਵਿਰਲੈਪਾਇਆ॥ਸਹਲੀਖੇ
ਪਨਾਨਕੁਲੈਆਇਆ॥੪॥੬॥ਆਸਾਮਹਲਾ੫॥ ਗੁਨੁਅਵਗਨੁਮੇਰੋਕਛੁ

ਬਾਂਚਰੋ॥ਨਹਦੇਖਿਓਰੂਪਰੰਗਸੀਗਾਰੋ॥ਚਜਅਚਾਰਕਿਛੁਬਿਧਿਨਹੀਜਾਨੀ॥ਬਾਹ
ਪਕਰਿਪ੍ਰਿਅਸੇਜੈਆਨੀ॥੧॥ਸੁਨਿਬੋਸਖੀਕੰਤਿਹਮਾਰੋਕੀਅਲੋਖਸਮਾਨਾ॥ਕਰੁਮ
ਸਤਕਿਧਾਰਿਰਾਖਿਓਕਰਿਅਪੁਨਾ॥ਕਿਆਜਾਨੈਇਹੁਲੋਕੁਅਜਾਨਾ॥੧॥ਰਹਾਉ॥ਸੁ
ਹਾਗੁਹਮਾਰੋਅਬਹੁਣਿਸੋਹਿਓ॥ਕੰਤੁਮਿਲਿਓਮੇਰੋਸਭੁਦੁਖੁਜੋਹਿਓ॥ਆਂਗਨਿਮੇ
ਰੈਸੋਭਾਚੰਦ॥ਨਿਸਿਬਾਸੁਰਪ੍ਰਿਅਸੰਗਿਅਨੰਦ॥੨॥ਬਸਤ੍ਰਹਮਾਰੈਰੰਗਿਚਲੂਲ॥
ਸਗਲਆਭਰਣਸੋਭਾਕੰਠਿਫੂਲ॥ਪ੍ਰਿਅਪੇਖੀਦ੍ਰਿਸਟਿਪਾਏਸਗਲਨਿਧਾਨ॥ਦੁਸ
ਟਦੂਤਕੀਚੂਕੀਕਾਨਿ॥੩॥ਸਦਖੁਸੀਆਸਦਾਰੰਗਮਾਣੇ॥ਨਉਨਿਧਿਨਾਮੁਗ੍ਰਿਹਮਹਿ
ਤ੍ਰਿਪਤਾਨੇ॥ਕਹੁਨਾਨਕਜਉਪਿਰਹਿਸੀਗਾਰੀ॥ਥਿਰੁਸੋਹਾਗਨਿਸੰਗਿਭਤਾਰੀ॥੪॥੧॥
॥ਆਸਾਮਹਲਾ੫॥ ਦਾਨੁਦੇਇਕਰਿਪੂਜਾਕਰਨਾ॥ਲੈਤਦੇਤਉਨਮੂਕਰਿਪਰ
ਨਾ॥ਜਿਤੁਦਰਿਤੁਮ੍ਹਹਿਬ੍ਰਾਹਮਣਜਾਣਾ॥ਤਿਤੁਦਰਿਤੂੰਹੀਹੈਪਛੁਤਾਣਾ॥੧॥ਐਸੇ
ਬ੍ਰਾਹਮਣਡੂਬੇਭਾਈ॥ਨਿਰਾਪਰਾਧਚਿਤਵਹਿਬੁਰਿਆਈ॥੧॥ਰਹਾਉ॥ਅੰਤ
ਰਿਲੋਭੁਫਿਰਹਿਹਲਕਾਏ॥ਨਿੰਦਾਕਰਹਿਸਿਰਿਭਾਰੁਉਠਾਏ॥ਮਾਇਆਮੂਠਾਚੇਤੈਨਾਹੀ
ਭਰਮੇਭੂਲਾਬਹੁਤੀਰਾਹੀ॥੨॥ਬਾਹਰਿਭੇਖਕਰਹਿਘਨੇਰੇ॥ਅੰਤਰਿਬਿਖਿਆਉ
ਤਰੀਘੇਰੇ॥ਅਵਰਉਪਦੇਸੈਆਪਿਨਬੂਝੈ॥ਐਸਾਬ੍ਰਾਹਮਣੁਕਹੀਨਸੀਝੈ॥੩॥ਮੂਰ
ਖਬਾਮਣਪ੍ਰਭੂਸਮਾਲਿ॥ਦੇਖਤਸੁਨਤਤੇਰੈਹੈਨਾਲਿ॥ਕਹੁਨਾਨਕਜੇਹੋਵੀਭਾਗੁ॥
ਮਾਨੁਛੋਡਿਗੁਰਚਰਣੀਲਾਗੁ॥੪॥੮॥ਆਸਾਮਹਲਾ੫॥ ਦੂਖਰੋਗਭਏ
ਗਤੁਤਨਤੇਮਨੁਨਿਰਮਲੁਹਰਿਹਰਿਗੁਣਗਾਇ॥ਭਏਅਨੰਦਮਿਲਿਸਾਧੂਸੰਗਿਅ
ਬਮੇਰਾਮਨੁਕਤਹੀਨਜਾਇ॥੧॥ਤਪਤਿਬੁਝੀਗੁਰਸਬਦੀਮਾਇ॥ਬਿਨਸਿਗਇਓ
ਤਾਪਸਭਸਹਸਾਗੁਰੁਸੀਤਲੁਮਿਲਿਓਸਹਜਿਸੁਭਾਇ॥੧॥ਰਹਾਉ॥ਧਾਵਤਰਹੇ
ਏਕੁਇਕੁਬੂਝਿਆਆਇਬਸੇਅਬਨਿਹਚਲੁਥਾਇ॥ਜਗਤੁਉਧਾਰਨਸੰਤਤੁਮਾ
ਰੇਦਰਸਨੁਪੇਖਤਰਹੇਅਘਾਇ॥੨॥ਜਨਮਦੋਖਪਰੇਮੇਰੇਪਾਛੈਅਬਪਕਰੇਨਿਹਚਲ
ਸਾਧੂਪਾਇ॥ਸਹਜਧੁਨਿਗਾਵੈਮੰਗਲਮਨੂਆਅਬਤਾਕਉਫੁਨਿਕਾਲਨਖਾਇ॥
੩॥ਕਰਨਕਰ ਨਸਮਰਥਹਮਾਰੇਸੁਖਦਾਈਮੇਰੇਹਰਿਹਰਿਰਾਇ॥ਨਾਮੁਤੇਰਾਜਪਿ

ਜੀਵੈਨਾਨਕੁਓਤਿਪੋਤਿਮੇਰੈਸੰਗਿਸਹਾਈ॥੪॥੯॥ ਆਸਾਮਹਲਾ ੫ ॥ਅਛੁ
ਵੈਬਿਲਲਾਵੈਨਿੰਦਕੁ॥ਪਾਰਬ੍ਰਹਮੁਪਰਮੇਸਰੁਬਿਸਰਿਆਆਪਣਾਕੀਤਾਪਾਵੈਨਿੰਦ
ਕੁ॥੧॥ਰਹਾਉ॥ਜੇਕੋਈਉਸਕਾਸੰਗੀਹੋਵੈਨਾਲੇਲਏਸਿਧਾਵੈ॥ਅਣਹੋਦਾਅਜਗਰੁ
ਭਾਰੁਉਠਾਏਨਿੰਦਕੁਅਗਨੀਮਾਹਿਜਲਾਵੈ॥੧॥ਪਰਮੇਸਰਕੈਦੁਆਰੈਜਿਹੋਇਬਿ
ਤੀਤੈਸੁਨਾਨਕੁਆਖਿਸੁਣਾਵੈ॥ਭਗਤਜਨਾਕਉਸਦਾਅਨੰਦੁਹੈਹਰਿਕੀਰਤਨੁਗਾਇ
ਬਿਗਸਾਵੈ॥੨॥੧੦॥ ਆਸਾਮਹਲਾ ੫ ॥ਜਉਮੈਕੀਓਸਗਲਸੀਗਾਰਾ॥ਤ
ਉਭੀਮੇਰਾਮਨੁਨਪਤੀਆਰਾ॥ਅਨਿਕਸੁਗੰਧਤਤਨਮਹਿਲਾਵਉ॥ਓਹੁਸੁਖੁਤਿਲੁ
ਸਮਾਨਿਨਹੀਪਾਵਉ॥ਮਨਮਹਿਚਿਤਵਉਐਸੀਆਸਾਈ॥ਪ੍ਰਿਅਦੇਖਤਜੀਵਉ
ਮੇਰੀਮਾਈ॥੧॥ਮਾਈਕਹਾਕਰਉਇਹੁਮਨੁਨਧੀਰੈ॥ਪ੍ਰਿਅਪ੍ਰੀਤਮਬੈਰਾਗੁਹਿਰੈ॥੧॥
ਰਹਾਉ॥ਬਸਤ੍ਰਬਿਭੂਖਨਸੁਖਬਹੁਤਬਿਸੇਖੈ॥ਓਇਭੀਜਾਨਉਕਿਤੈਨਲੇਖੈ॥ਪ
ਤਿਸੋਭਾਅਰੁਮਾਨੁਮਹਤੁ॥ਆਗਿਆਕਾਰੀਸਗਲਜਗਤੁ॥ਗ੍ਰਿਹੁਐਸਾਹੈਸੁੰਦਰ
ਲਾਲਾ॥ਪ੍ਰਭਭਾਵਤਾਸਦਾਨਿਹਾਲਾ॥੨॥ਬਿੰਜਨਭੋਜਨਅਨਿਕਪਰਕਾਰ॥
ਰੰਗਤਮਾਸੇਬਹੁਤੁਬਿਸਥਾਰ॥ਰਾਜਮਿਲਖਅਰੁਬਹੁਤੁਫੁਰਮਾਇਸਿ॥ਮਨੁਨਹੀ
ਧ੍ਰਾਪੈਤ੍ਰਿਸਨਾਨਜਾਇਸਿ॥ਬਿਨੁਮਿਲਬੇਇਹੁਦਿਨੁਨਬਿਹਾਵੈ॥ਮਿਲੈਪ੍ਰਭੂਤਾਸ
ਭਸੁਖਪਾਵੈ॥੩॥ਖੋਜਤਖੋਜਤਸੁਨੀਇਹਸੋਇ॥ਸਾਧਸੰਗਤਿਬਿਨੁਤਰਿਓਨਕੋ
ਇ॥ਜਿਸੁਮਸਤਕਿਭਾਗੁਤਿਨਿਸਤਿਗੁਰੁਪਾਇਆ॥ਪੂਰੀਆਸਾਮਨੁਤ੍ਰਿਪਤਾਇ
ਆ॥ਪ੍ਰਭਮਿਲਿਆਤਾਚੂਕੀਡੰਝਾ॥ਨਾਨਕਲਧਾਮਨਤਨਮੰਝਾ॥੪॥੧੧॥ਆ
ਸਾਮਹਲਾ ੫ ਪੰਚਪਦੇ॥ ਪ੍ਰਥਮੇਤੇਰੀਨੀਕੀਜਾਤਿ॥ਦੁਤੀਆਤੇਰੀਮਨੀ
ਐਪਾਂਤਿ॥ਤ੍ਰਿਤੀਆਤੇਰਾਸੁੰਦਰਥਾਨੁ॥ਬਿਗੜਰੂਪੁਮਨਮਹਿਅਭਿਮਾਨੁ॥੧॥
ਸੋਹਨੀਸਰੂਪਿਸੁਜਾਣਿਬਿਚਖਨਿ॥ਅਤਿਗਰਬੈਮੋਹਿਫਾਕੀਤੂੰ॥੧॥ਰਹਾਉ॥ਅ
ਤਿਸੂਚੀਤੇਰੀਪਾਕਸਾਲ॥ਕਰਿਇਸਨਾਨੁਪੂਜਾਤਿਲਕੁਲਾਲ॥ਗਲੀਗਰਬਹਿ
ਮੁਖਿਗੋਵਹਿਗਿਆਨ॥ਸਭਬਿਧਿਖੋਈਲੋਭਿਸੁਆਨ॥੨॥ਕਾਪਰਪਹਿਰਹਿਭੋਗਹਿਭੋ
ਗ॥ਆਚਾਰਕਰਹਿਸੋਭਾਮਹਿਲੋਗ॥ਚੋਆਚੰਦਨਸੁਗੰਧਬਿਸਥਾਰ॥ਸੰਗੀਖੋਟਾਕ੍ਰੋ

ਧੁਚੰਡਾਲ॥੩॥ਅਵਰਜੋਨਿਤੇਰੀਪਨਿਹਾਰੀ॥ਇਸੁਧਰਤੀਮਹਿਤੇਰੀਸਿਕਦਾਰੀ॥ਸੁਇ
ਨਾਰੂਪਾਤੁਝਪਹਿਦਾਮ॥ਸੀਲੁਬਿਗਾਰਿਓਤੇਰਾਕਾਮ॥੪॥ਜਾਕਉਦ੍ਰਿਸਟਿਮਇਆਹ
ਰਿਰਾਇ॥ਸਾਬੰਦੀਤੇਲਈਛਡਾਇ॥ਸਾਧਸੰਗਿਮਿਲਿਹਰਿਰਸੁਪਾਇਆ॥ਕਹੁਨਾਨਕ
ਸਫਲਓਹਕਾਇਆ॥੫॥ਸਭਿਰੂਪਸਭਿਸੁਖਬਨੇਸੁਹਾਗਨਿ॥ਅਤਿਸੁੰਦਰਿਬਿਚਖ
ਨਿਤੂੰ॥੧॥ਰਹਾਉਦੂਜਾ॥੧੨॥ ਆਸਾਮਹਲਾ ੫ ਇਕਤੁਕੇ॥੨ ॥ਜੀਵਤ
ਦੀਸੈਤਿਸੁਸਰਪਰਮਰਣਾ॥ਮੁਆਹੋਵੈਤਿਸੁਨਿਹਚਲੁਰਹਣਾ॥੧॥ਜੀਵਤਮੁਏਮੁਏਸੇ
ਜੀਵੇ॥ਹਰਿਹਰਿਨਾਮੁਅਵਖਧੁਮੁਖਿਪਾਇਆਗੁਰਸਬਦੀਰਸੁਅੰਮ੍ਰਿਤੁਪੀਵੇ॥੧॥ਰਹਾਉ॥
ਕਾਚੀਮਟੁਕੀਬਿਨਸਿਬਿਨਾਸਾ॥ਜਿਸੁਛੂਟੈਤ੍ਰਿਕੁਟੀਤਿਸੁਨਿਜਘਰਿਵਾਸਾ॥੨॥ਊਚਾ
ਚੜੈਸੁਪਵੈਪਇਆਲਾ॥ਧਰਨਿਪੜੈਤਿਸੁਲਗੈਨਕਾਲਾ॥੩॥ਭ੍ਰਮਤਾਫਿਰੇਤਿਨਕਿਛੂ
ਨਪਾਇਆ॥ਸੇਅਸਥਿਰਜਿਨਗੁਰਸਬਦੁਕਮਾਇਆ॥੪॥ਜੀਉਪਿੰਡੁਸਭੁਹਰਿਕਾਮਾ
ਲੁ॥ਨਾਨਕਗੁਰਮਿਲਿਭਏਨਿਹਾਲਾ॥੫॥੧੩॥ਆਸਾਮਹਲਾ ੫ ॥ਪੁਤਰੀਤੇਰੀਬਿਧਿ
ਕਰਿਥਾਟੀ॥ਜਾਨੁਸਤਿਕਰਿਹੋਇਗੀਮਾਟੀ॥੧॥ਮੂਲੁਸਮਾਲਹੁਅਚੇਤਗਵਾਰਾ॥ਇਤ
ਨੇਕਉਤੁਮ੍ਹਕਿਆਗਰਬੇ॥੧॥ਰਹਾਉ॥ਤੀਨਿਸੇਰਕਾਦਿਹਾੜੀਮਿਹਮਾਨੁ॥ਅਵਰਵਸਤੁਤੁ
ਝਪਾਹਿਅਮਾਨ॥੨॥ਬਿਸਟਾਅਸਤਰਕਤੁਪਰੇਟੇਚਾਮ॥ਇਸੁਊਪਰਿਲੇਰਾਖਿਓਗੁਮਾਨ॥
੩॥ਏਕਵਸਤੁਬੂਝਹਿਤਾਹੋਵਹਿਪਾਕ॥ਬਿਨੁਬੂਝੇਤੂੰਸਦਾਨਾਪਾਕ॥੪॥ਕਹੁਨਾਨਕਗੁਰਕਉ
ਕੁਰਬਾਨੁ॥ਜਿਸਤੇਪਾਈਐਹਰਿਪੁਰਖੁਸੁਜਾਨੁ॥੫॥੧੪॥ ਆਸਾਮਹਲਾ ੫ ॥
ਇਕਤੁਕੇ॥ ਚਉਪਦੇ॥ ॥ਇਕਘੜੀਦਿਨਸੁਮੋਕਉਬਹੁਤੁਦਿਹਾਰੇ॥ਮਨੁਨਰਹੈ
ਕੈਸੇਮਿਲਉਪਿਆਰੇ॥੧॥ਇਕੁਪਲੁਦਿਨਸੁਮੋਕਉਕਬਹੁਨਬਿਹਾਵੈ॥ਦਰਸਨਕੀਮਨਿ
ਆਸਘਨੇਰੀਕੋਈਐਸਾਸੰਤੁਮੋਕਉਪਿਰਹਿਮਿਲਾਵੈ॥੧॥ਰਹਾਉ॥ਚਾਰਿਪਹਰਚਹੁਜੁਗ
ਹਸਮਾਨੇ॥ਰੈਣਿਭਈਤਬਅੰਤੁਨਜਾਨੇ॥੨॥ਪੰਚਦੂਤਮਿਲਿਪਿਰਹੁਵਿਛੋੜੀ॥ਭ੍ਰਮਿ
ਭ੍ਰਮਿਰੋਵੈਹਾਥਪਛੋੜੀ॥੩॥ਜਨਨਾਨਕਕਉਹਰਿਦਰਸੁਦਿਖਾਇਆ॥ਆਤਮੁਚੀਨਿਪ
ਰਮਸੁਖੁਪਾਇਆ॥੪॥੧੫॥ਆਸਾਮਹਲਾ ੫ ॥ਹਰਿਸੇਵਾਮਹਿਪਰਮਨਿਧਾਨੁ॥
ਹਰਿਸੇਵਾਮੁਖਿਅੰਮ੍ਰਿਤਨਾਮੁ॥੧॥ਹਰਿਮੇਰਾਸਾਥੀਸੰਗਿਸਖਾਈ॥ਦੁਖਿਸੁਖਿਸਿਮਰੀ

ਤਹਮਉਜੂਦੁਦੂਜਮੁਬਪੁਰਾਮੋਕਉਕਹਾਡਰਾਈ॥੧॥ਰਹਾਉ॥ਹਰਿਮੇਰੀਓਟਮੈਹਰਿਕਾਤਾਣੁ
॥ਹਰਿਮੇਰਾਸਖਾਮਨਮਾਹਿਦੀਬਾਣੁ॥੨॥ਹਰਿਮੇਰੀਪੂੰਜੀਮੇਰਾਹਰਿਵੇਸਾਹੁ॥ਗੁਰਮੁਖਿਧਨੁਖ
ਟੀਮੇਰਾਸਾਹੁ॥੩॥ਗੁਰਕਿਰਪਾਤੇਇਹਮਤਿਆਵੈ॥ਜਨਨਾਨਕੁਹਰਿਕੈਅੰਕਿਸਮਾਵੈ॥੪
॥੧੬॥ਆਸਾਮਹਲਾ ੫ ॥ਪ੍ਰਭੁਹੋਇਕ੍ਰਿਪਾਲੁਤਇਹੁਮਨੁਲਾਈ॥ਸਤਿਗੁਰੁਸੇਵਿ
ਸਭੈਫਲਪਾਈ॥੧॥ਮਨਕਿਉਬੈਰਾਗੁਕਰਹਿਗਾਸਤਿਗੁਰੁਮੇਰਾਪੂਰਾ॥ਮਨਸਾਕਾਦਾਤਾਸ
ਭਸੁਖਨਿਧਾਨੁਅੰਮ੍ਰਿਤਸਰਿਸਦਹੀਭਰਪੂਰਾ॥੧॥ਰਹਾਉ॥ਚਰਣਕਮਲਰਿਦਅੰਤਰਿਧ
ਾਰੇ॥ਪ੍ਰਗਟੀਜੋਤਿਮਿਲੇਰਾਮਪਿਆਰੇ॥੨॥ਪੰਚਸਖੀਮਿਲਿਮੰਗਲੁਗਾਇਆ॥ਅਨਹਦ
ਬਾਣੀਨਾਦੁਵਜਾਇਆ॥੩॥ਗੁਰੁਨਾਨਕੁਤੁਠਾਮਿਲਿਆਹਰਿਰਾਇ॥ਸੁਖਿਰੈਣਿਵਿਹਾ
ਣੀਸਹਜਿਸੁਭਾਇ॥੪॥੧੭॥ਆਸਾਮਹਲਾ ੫ ॥ਕਰਿਕਿਰਪਾਹਰਿਪਰਗਟੀਆ
ਇਆ॥ਮਿਲਿਸਤਿਗੁਰਧਨੁਪੂਰਾਪਾਇਆ॥੧॥ਐਸਾਹਰਿਧਨੁਸੰਚੀਐਭਾਈ॥ਭਾਹਿਨ
ਜਾਲੈਜਲਿਨਹੀਡੂਬੈਸੰਗੁਛੋਡਿਕਰਿਕਤਹੁਨਜਾਈ॥੧॥ਰਹਾਉ॥ਤੋਟਿਨਆਵੈਨਿਖੁਟਿ
ਨਜਾਇ॥ਖਾਇਖਰਚਿਮਨੁਰਹਿਆਅਘਾਇ॥੨॥ਸੋਸਚੁਸਾਹੁਜਿਸੁਘਰਿਹਰਿਧਨੁਸੰਚ
ਾਣਾ॥ਇਸੁਧਨਤੇਸਭੁਜਗੁਵਰਸਾਣਾ॥੩॥ਤਿਨਿਹਰਿਧਨੁਪਾਇਆਜਿਸੁਪੁਰਬਲਿਖੇ
ਕਾਲਹਣਾ॥ਜਨਨਾਨਕਅੰਤਿਵਾਰਨਾਮੁਗਹਣਾ॥੪॥੧੮॥ਆਸਾਮਹਲਾ ੫ ॥
ਜੈਸੇਕਿਰਸਾਣੁਬੋਵੈਕਿਰਸਾਨੀ॥ਕਾਚੀਪਾਕੀਬਾਢਿਪਰਾਨੀ॥੧॥ਜੋਜਨਮੈਸੋਜਾਨਹੁਮੂ
ਆ॥ਗੋਵਿੰਦਭਗਤੁਅਸਥਿਰੁਹੈਥੀਆ॥੧॥ਰਹਾਉ॥ਦਿਨਤੇਸਰਪਰਪਉਸੀਰਾਤਿ॥ਰੈ
ਣਿਗਈਫਿਰਿਹੋਇਪਰਭਾਤਿ॥੨॥ਮਾਇਆਮੋਹਿਸੋਇਰਹੇਅਭਾਗੇ॥ਗੁਰਪ੍ਰਸਾਦਿਕੋ
ਵਿਰਲਾਜਾਗੇ॥੩॥ਕਹੁਨਾਨਕਗੁਣਗਾਈਅਹਿਨੀਤ॥ਮੁਖਊਜਲਹੋਇਨਿਰਮਲਚੀ
ਤ॥੪॥੧੯॥ਆਸਾਮਹਲਾ ੫ ॥ਨਉਨਿਧਿਤੇਰੈਸਗਲਨਿਧਾਨ॥ਇਛਾਪੂਰਕੁਰਖੈ
ਨਿਦਾਨ॥੧॥ਤੂੰਮੇਰੋਪਿਆਰੋਤਾਕੈਸੀਭੂਖਾ॥ਤੂੰਮਨਿਵਸਿਆਲਗੈਨਦੂਖਾ॥੧॥ਰਹਾਉ॥
ਜੋਤੂੰਕਰਹਿਸੋਈਪਰਵਾਣੁ॥ਸਾਚੇਸਾਹਿਬਤੇਰਾਸਚੁਫੁਰਮਾਣੁ॥੨॥ਜਾਤੁਧੁਭਾਵੈਤਾਹਰਿ
ਗੁਣਗਾਉ॥ਤੇਰੈਘਰਿਸਦਾਸਦਹੈਨਿਆਉ॥੩॥ਸਾਚੇਸਾਹਿਬਅਲਖਅਭੇਵ॥ਨਾਨ
ਕਲਾਇਆਲਾਗਾਸੇਵ॥੪॥੨੦॥ਆਸਾਮਹਲਾ ੫ ॥ਨਿਕਟਿਜੀਅਕੈਸਦ

ਸੰਗਾ॥ਕੁਦਰਤਿਵਰਤੈਰੂਪਅਰੁਰੰਗਾ॥੧॥ਕਰ੍ਹੈਨਝੁਰੈਨਾਮਨੁਰੋਵਨਹਾਰਾ॥ਅਵਿਨਾਸੀਅ
ਵਿਗਤੁਅਗੋਚਰੁਸਦਾਸਲਾਮਤਿਖਸਮੁਹਮਾਰਾ॥੧॥ਰਹਾਉ॥ਤੇਰੇਦਾਸਰੇਕਉਕਿਸਕੀਕਾ
ਣਿ॥ਜਿਸਕੀਮੀਰਾਰਾਖੈਆਣਿ॥੨॥ਜੋਲਉਡਾਪ੍ਰਭਿਕੀਆਅਜਾਤਿ॥ਤਿਸੁਲਉਡੇਕਉ
ਕਿਸਕੀਤਾਤਿ॥੩॥ਵੇਮੁਹਤਾਜਾਵੇਪਰਵਾਹੁ॥ਨਾਨਕਦਾਸਕਹਹੁਗੁਰਵਾਹੁ॥੪॥੨੧॥
ਆਸਾਮਹਲਾ ੫ ॥ਹਰਿਰਸੁਛੋਡਿਹੋਛੈਰਸਿਮਾਤਾ॥ਘਰਮਹਿਵਸਤੁਬਾਹਰਿਉ
ਠਿਜਾਤਾ॥੧॥ਸੁਨੀਨਜਾਈਸਚੁਅੰਮ੍ਰਿਤਕਾਥਾ॥ਰਾਰਿਕਰਤਝੂਠੀਲਗਿਗਾਥਾ॥੧॥
ਰਹਾਉ॥ਵਜਹੁਸਾਹਿਬਕਾਸੇਵਬਿਰਾਨੀ॥ਐਸੇਗੁਨਹਅਛਾਦਿਓਪ੍ਰਾਨੀ॥੨॥ਤਿਸੁ
ਸਿਉਲੂਕਜੋਸਦਹੀਸੰਗੀ॥ਕਾਮਿਨਆਵੈਸੋਫਿਰਿਫਿਰਿਮੰਗੀ॥੩॥ਕਹੁਨਾਨਕਪ੍ਰਭਦੀ
ਨਦਇਆਲਾ॥ਜਿਉਭਾਵੈਤਿਉਕਰਿਪ੍ਰਤਿਪਾਲਾ॥੪॥੨੨॥ਆਸਾਮਹਲਾ ੫
॥ਜੀਅਪ੍ਰਾਨਧਨੁਹਰਿਕੋਨਾਮੁ॥ਈਹਾਊਹਾਂਉਨਸੰਗਿਕਾਮੁ॥੧॥ਬਿਨੁਹਰਿਨਾਮਅਵ
ਰੁਸਭੁਥੋਰਾ॥ਤ੍ਰਿਪਤਿਅਘਾਵੈਹਰਿਦਰਸਨਿਮਨੁਮੋਰਾ॥੧॥ਰਹਾਉ॥ਭਗਤਿਭੰਡਾਰ
ਗੁਰਬਾਣੀਲਾਲ॥ਗਾਵਤਸੁਨਤਕਮਾਵਤਨਿਹਾਲ॥੨॥ਚਰਣਕਮਲਸਿਉਲਾ
ਗੋਮਾਨੁ॥ਸਤਿਗੁਰਿਤੂਠੈਕੀਨੋਦਾਨੁ॥੩॥ਨਾਨਕਕਉਗੁਰਿਦੀਖਿਆਦੀਨ॥ਪ੍ਰਭਅਬਿ
ਨਾਸੀਘਟਿਘਟਿਚੀਨ॥੪॥੨੩॥ਆਸਾਮਹਲਾ ੫ ॥ਅਨਦਬਿਨੋਦਭਰੇਪੁ
ਰਿਧਾਰਿਆ॥ਅਪੁਨਾਕਾਰਜੁਆਪਿਸਵਾਰਿਆ॥੧॥ਪੂਰਸਮਗ੍ਰੀਪੂਰੇਠਾਕੁਰਕੀ॥ਭ
ਰਿਪੁਰਿਧਾਰਿਰਹੀਸੋਭਜਾਕੀ॥੧॥ਰਹਾਉ॥ਨਾਮੁਨਿਧਾਨੁਜਾਕੀਨਿਰਮਲਸੋਇ॥ਆਪੇ
ਕਰਤਾਅਵਰੁਨਕੋਇ॥੨॥ਜੀਅਜੰਤਸਭਿਤਾਕੈਹਾਥਿ॥ਰਵਿਰਹਿਆਪ੍ਰਭੁਸਭਕੈਸਾ
ਥਿ॥੩॥ਪੂਰਾਗੁਰੁਪੂਰੀਬਣਤਬਣਾਈ॥ਨਾਨਕਭਗਤਮਿਲੀਵਡਿਆਈ॥੪॥੨
੪॥ਆਸਾਮਹਲਾ ੫ ॥ਗੁਰਕੈਸਬਦਿਬਨਾਵਹੁਇਹੁਮਨੁ॥ਗੁਰਕਾਦਰਸਨੁ
ਸੰਚਹੁਹਰਿਧਨੁ॥੧॥ਊਤਮਮਤਿਮੇਰੈਰਿਦੈਤੂੰਆਉ॥ਧਿਆਵਉਗਾਵਉਗੁਣਗੋਵਿੰ
ਦਅਤਿਪ੍ਰੀਤਮਮੋਹਿਲਾਗੈਨਾਉ॥੧॥ਰਹਾਉ॥ਤ੍ਰਿਪਤਿਅਘਾਵਨੁਸਾਚੈਨਾਇ॥ਅ
ਠਸਠਿਮਜਨੁਸੰਤਧੂਰਾਇ॥੨॥ਸਭਮਹਿਜਾਨਉਕਰਤਾਏਕ॥ਸਾਧਸੰਗਤਿਮਿਲਿਬੁ
ਧਿਬਿਬੇਕ॥੩॥ਦਾਸੁਸਗਲਕਾਛੋਡਿਅਭਿਮਾਨੁ॥ਨਾਨਕਕਉਗੁਰਿਦੀਨੋਦਾਨੁ॥੪॥

੨੫॥ਆਸਾਮਹਲਾ੫ ॥ਬੁਧਿਪ੍ਰਗਾਸਭਈਮਤਿਪੂਰੀ॥ਤਾਤੇਬਿਨਸੀਦੁਰਮਤਿਦੂਰੀ
॥੧॥ਐਸੀਗੁਰਮਤਿਪਾਈਅਲੇ॥ਬੂਡਤਘੋਰਅੰਧਕੂਪਮਹਿਨਿਕਸਿਓਮੇਰੇਭਾਈਰੇ॥੧
॥ਰਹਾਉ॥ਮਹਾਅਗਾਹਅਗਨਿਕਾਸਾਗਰੁ॥ਗੁਰੁਬੋਹਿਥੁਤਾਰੇਰਤਨਾਗਰੁ॥੨॥ਦੁਤਰ
ਅੰਧਬਿਖਮਇਹਮਾਇਆ॥ਗੁਰਿਪੂਰੈਪਰਗਟੁਮਾਰਗੁਦਿਖਾਇਆ॥੩॥ਜਾਪਤਾਪ
ਕਛੁਉਕਤਿਨਮੋਰੀ॥ਗੁਰਨਾਨਕਸਰਣਾਗਤਿਤੋਰੀ॥੪॥੨੬॥ਆਸਾਮਹਲਾ੫
ਤਿਪਦੇ॥੨ ॥ਹਰਿਰਸੁਪੀਵਤਸਦਹੀਰਾਤਾ॥ਆਨਰਸਾਖਿਨਮਹਿਲਹਿਜਾਤ
॥ਹਰਿਰਸਕੇਮਾਤੇਮਨਿਸਦਾਅਨੰਦ॥ਆਨਰਸਾਮਹਿਵਿਆਪੈਚਿੰਦ॥੧॥ਹਰਿਰਸੁ
ਪੀਵੈਅਲਮਸਤੁਮਤਵਾਰਾ॥ਆਨਰਸਾਸਭਿਹੋਛੇਰੇ॥੧॥ਰਹਾਉ॥ਹਰਿਰਸਕੀਕੀਮ
ਤਿਕਹੀਨਜਾਇ॥ਹਰਿਰਸੁਸਾਧੂਹਾਟਿਸਮਾਇ॥ਲਾਖਕਰੋਰੀਮਿਲੈਨਕੇਹ॥ਜਿਸਹਿ
ਪਰਾਪਤਿਤਿਸਹੀਦੇਹਿ॥੨॥ਨਾਨਕਚਾਖਿਭਏਬਿਸਮਾਦੁ॥ਨਾਨਕਗੁਰਤੇਆਇਆ
ਸਾਦੁ॥ਈਤਊਤਕਤਛੋਡਿਨਜਾਇ॥ਨਾਨਕਗੀਧਾਹਰਿਰਸਮਾਹਿ॥੩॥੨੭॥ਆਸ
ਮਹਲਾ੫ ॥ਕਾਮੁਕ੍ਰੋਧੁਲੋਭੁਮੋਹੁਮਿਟਾਵੈ॥ਛੁਟਕੈਦੁਰਮਤਿਅਪੁਨੀਧਾਰੀ॥ਹੋ
ਇਨਿਮਾਣੀਸੇਵਕਮਾਵਹਿ॥ਤਾਪ੍ਰੀਤਮਹੋਵਹਿਮਨਿਪਿਆਰੀ॥੧॥ਸੁਣਿਸੁੰਦਰਿਸਾ
ਧੂਬਚਨਉਧਾਰੀ॥ਦੂਖਭੂਖਮਿਟੈਤੇਰੋਸਹਸਾ॥ਸੁਖਪਾਵਹਿਤੂੰਸੁਖਮਨਿਨਾਰੀ॥੧॥ਰ
ਹਾਉ॥ਚਰਣਪਖਾਰਿਕਰਉਗੁਰਸੇਵਾ॥ਆਤਮਸੁਧੁਬਿਖੁਤਿਆਸਨਿਵਾਰੀ॥ਦਾਸ
ਨਕੀਹੋਇਦਾਸਦਾਸਰੀ॥ਤਾਪਾਵਹਿਸੋਭਾਹਰਿਦੁਆਰੀ॥੨॥ਇਹੀਅਚਾਰਇਹੀਬਿ
ਉਹਾਰਾ॥ਆਗਿਆਮਾਨਿਭਗਤਿਹੋਇਤੁਮ੍ਹਾਰੀ॥ਜੋਇਹੁਮੰਤ੍ਰੁਕਮਾਵੈਨਾਨਕਸੋਭਉਜ
ਲੁਪਾਰਿਉਤਾਰੀ॥੩॥੨੮॥ਆਸਾਮਹਲਾ੫ ॥ਦੁਪਦੇ॥ ॥ਭਈਪਰਾਪਤਿ
ਮਾਨੁਖਦੇਹੁਰੀਆ॥ਗੋਬਿੰਦਮਿਲਣਕੀਇਹਤੇਰੀਬਰੀਆ॥ਅਵਰਿਕਾਜਤੇਰੈਕਿ
ਤੈਨਕਾਮ॥ਮਿਲੁਸਾਧਸੰਗਤਿਭਜੁਕੇਵਲਨਾਮ॥੧॥ਸਰੰਜਾਮਿਲਾਗੁਭਵਜਲਤ
ਰਨਕੈ॥ਜਨਮੁਬ੍ਰਿਥਾਜਾਤਰੰਗਿਮਾਇਆਕੈ॥੧॥ਰਹਾਉ॥ਜਪੁਤਪੁਸੰਜਮੁਧਰਮੁਨਕ
ਮਾਇਆ॥ਸੇਵਾਸਾਧਨਜਾਨਿਆਹਰਿਰਾਇਆ॥ਕਹੁਨਾਨਕਹਮਨੀਚਕਰੰਮ
॥ਸਰਣਿਪਰੇਕੀਰਾਖਹੁਸਰਮ॥੨॥੨੯॥ਆਸਾਮਹਲਾ੫ ॥ਤੁਝਬਿਨੁ

ਅਵਰੁਨਾਹੀਮੈਦੂਜਾਤੂੰਮੇਰੇਮਨਮਾਹੀ॥ਤੂੰਸਾਜਨੁਸੰਗੀਪ੍ਰਭੁਮੇਰਾਕਾਹੇਜੀਅਡਰਾਹੀ
॥੧॥ਤੁਮਰੀਓਟਤੁਮਾਰੀਆਸਾ॥ਬੈਠਤਊਠਤਸੋਵਤਜਾਗਤਵਿਸਰੁਨਾਹੀਤੂੰਸਾਸਗਿਰ
ਾਸਾ॥੧॥ਰਹਾਉ॥ਰਾਖੁਰਾਖੁਸਰਣਿਪ੍ਰਭਅਪਨੀਅਗਨਿਸਾਗਰਵਿਕਰਾਲਾ॥ਨਾਨਕ
ਕੇਸੁਖਦਾਤੇਸਤਿਗੁਰਹਮਤੁਮਰੇਬਾਲਗੁਪਾਲਾ॥੨॥੩੦॥ਆਸਾਮਹਲਾ੫
॥ਹਰਿਜਨਲੀਨੇਪ੍ਰਭੂਛਡਾਇ॥ਪ੍ਰੀਤਮਸਿਉਮੇਰੋਮਨੁਮਾਨਿਆਤਾਪੁਮੁਆਬਿਖੁਖ
ਾਇ॥੧॥ਰਹਾਉ॥ਪਾਲਾਤਾਊਕਛੂਨਬਿਆਪੈਰਾਮਨਾਮਗੁਨਗਾਇ॥ਡਾਕੀਕੋਚਿ
ਤਿਕਛੂਨਲਾਗੈਚਰਨਕਮਲਸਰਨਾਇ॥੧॥ਸੰਤਪ੍ਰਸਾਦਿਭਏਕਿਰਪਾਲਾਹੋਏਆ
ਪਿਸਹਾਇ॥ਗੁਨਨਿਧਾਨਨਿਤਗਾਵੈਨਾਨਕੁਸਹਸਾਦੂਖੁਮਿਟਾਇ॥੨॥੩੧॥ਆਸਾਮ
ਹਲਾ੫ ॥ਅਉਖਧੁਖਾਇਓਹਰਿਕੋਨਾਉ॥ਸੁਖਪਾਏਦੁਖਬਿਨਸਿਆਥਾਉ॥
੧॥ਤਾਪੁਗਇਆਬਚਨਿਗੁਰਪੂਰੇ॥ਅਨਦੁਭਇਆਸਭਿਮਿਟੇਵਿਸੂਰੇ॥੧॥ਰਹਾਉ॥
ਜੀਅਜੰਤਸਗਲਸੁਖੁਪਾਇਆ॥ਪਾਰਬ੍ਰਹਮੁਨਾਨਕਮਨਿਧਿਆਇਆ॥੨॥੩੨॥
ਆਸਾਮਹਲਾ੫ ॥ਬਾਂਛਤਨਾਹੀਸੁਬੇਲਾਆਈ॥ਬਿਨੁਹੁਕਮੈਕਿਉਬੁਝੈਬੁ
ਝਾਈ॥੧॥ਠੰਢੀਤਾਤੀਮਿਟੀਖਾਈ॥ਓਹੁਨਬਾਲਾਬੂਢਾਭਾਈ॥੧॥ਰਹਾਉ॥ਨਾਨ
ਕਦਾਸਸਾਧਸਰਣਾਈ॥ਗੁਰਪ੍ਰਸਾਦਿਭਉਪਾਰਿਪਰਾਈ॥੨॥੩੩॥ਆਸਾਮਹਲ
੫ ॥ਸਦਾਸਦਾਆਤਮਪਰਗਾਸੁ॥ਸਾਧਸੰਗਤਿਹਰਿਚਰਣਨਿਵਾਸੁ॥੧॥ਰਾ
ਮਨਾਮਨਿਤਿਜਪਿਮਨਮੇਰੇ॥ਸੀਤਲਸਾਂਤਿਸਦਾਸੁਖੁਪਾਵਹਿਕਿਲਵਿਖਜਾਹਿਸ
ਭੇਮਨਤੇਰੇ॥੧॥ਰਹਾਉ॥ਕਹੁਨਾਨਕਜਾਕੇਪੂਰਨਕਰਮ॥ਸਤਿਗੁਰਭੇਟੇਪੂਰਨਪਾਰ
ਬ੍ਰਹਮ॥੨॥੩੪॥ਦੂਜੇਘਰਕੇਚਉਤੀਸਾ॥ਆਸਾਮਹਲਾ੫ ॥ਜਾਕਾਹਰਿ
ਸੁਆਮੀਪ੍ਰਭੁਬੇਲੀ॥ਪੀੜਗਈਫਿਰਿਨਹੀਦੁਹੇਲੀ॥੧॥ਰਹਾਉ॥ਕਰਿਕਿਰਪ
ਾਚਰਨਸੰਗਿਮੇਲੀ॥ਸੂਖਸਹਜਆਨੰਦਸੁਹੇਲੀ॥੧॥ਸਾਧਸੰਗਿਗੁਣਗਾਇਅ
ਤੋਲੀ॥ਹਰਿਸਿਮਰਤਨਾਨਕਭਈਅਮੋਲੀ॥੨॥੩੫॥ਆਸਾਮਹਲਾ੫
॥ਕਾਮਕ੍ਰੋਧਮਾਇਆਮਦਮਤਸਰਏਖੇਲਤਸਭਿਜੂਐਹਾਰੇ॥ਸਤੁਸੰਤੋਖੁਦਇ
ਆਧਰਮੁਸਚੁਇਹੁਅਪੁਨੈਗ੍ਰਿਹਭੀਤਰਿਵਾਰੇ॥੧॥ਜਨਮਮਰਨਚੂਕੇਸਭਿਭਾਰੇ॥

ਇਕਤਸੀਗਿਕੁਇਓਮਨੁਨਿਰਮਲੁਭੁਗੁਰਿਪੂਰੈਲੈਖਿਨਮਹਿਤਾਰੇ॥੧॥ਰਹਾਉ॥ਸਭਕੀਨ
ਹੋਇਰਹੈਮਨੁਆਸਗਲੇਦੀਸਹਿਮੀਤਪਿਆਰੇ॥ਸਭੁਮਧੇਠਵਿਆਮੇਰਾਠਾਕੁਰੁਦਾਨੁਦੇਤਸ
ਭਿਜੀਅਸਮਾਰੇ॥੨॥ਏਕੋਏਕੁਆਪਿਇਕੁਏਕੈਏਕੈਹੈਸਗਲਾਪਾਸਾਰੇ॥ਜਪਿਜਪਿਹੋਏਸ
ਗਲਸਾਧਜਨਏਕੁਨਾਮੁਧਿਆਇਬਹੁਤੁਉਧਾਰੇ॥੩॥ਗਹਿਰਗੰਭੀਰਬਿਅੰਤਗੁਸਾਈ
ਅੰਤੁਨਹੀਕਿਛੁਪਾਰਾਵਾਰੇ॥ਤੁਮਰੀਕ੍ਰਿਪਾਤੇਗੁਨਗਾਵੈਨਾਨਕਧਿਆਇਧਿਆਇਪ੍ਰਭਕਉ
ਨਮਸਕਾਰੇ॥੪॥੩੬॥ ਆਸਾਮਹਲਾ ੫ ॥ਤੂਬਿਅੰਤੁਅਵਿਗਤੁਅਗੋਚਰੁਇਹੁਸਭੁ
ਤੇਰਾਆਕਾਰੁ॥ਕਿਆਹਮਜੰਤਕਰਹਚਤੁਰਾਈਜਾਂਸਭੁਕਿਛੁਤੁਝੈਮਝਾਰਿ॥੧॥ਮੇਰੇਸਤਿ
ਗੁਰਅਪੁਨੇਬਾਲਿਕਰਾਖਹੁਲੀਲਾਧਾਰਿ॥ਦੇਹੁਸੁਮਤਿਸਦਾਗੁਣਗਾਵਾਮੇਰੇਠਾਕੁਰਅਗ
ਮਅਪਾਰ॥੧॥ਰਹਾਉ॥ਜੈਸੇਜਨਨਿਜਠਰਮਹਿਪ੍ਰਾਨੀਓਹੁਰਹਤਾਨਾਮਅਧਾਰਿ॥ਅਨਦੁਕਰੈ
ਸਾਸਿਸਾਸਿਸਮਾਰੈਨਾਪੋਹੈਅਗਨਾਰਿ॥੨॥ਪਰਧਨਪਰਦਾਰਾਪਰਨਿੰਦਾਇਨਸਿਉਪ੍ਰੀਤਿਨਿ
ਵਾਰਿ॥ਚਰਨਕਮਲਸੇਵੀਰਿਦਅੰਤਰਿਗੁਰਪੂਰੇਕੈਆਧਾਰਿ॥੩॥ਗ੍ਰਿਹਮੰਦਰਮਹਲਾਜੋ
ਦੀਸਹਿਨਾਕੋਈਸੰਗਾਰਿ॥ਜਬਲਗੁਜੀਵਹਿਕਲੀਕਾਲਮਹਿਜਨਨਾਨਕਨਾਮੁਸਮਾਰਿ
॥੪॥੩॥੭॥ ਆਸਾਘਰੁ ੩ ਮਹਲਾ ੫

੧ਓ ਸਤਿਗੁਰਪ੍ਰਸਾਦਿ॥ ॥ਰਾਜਮਿਲਕਜੋ
ਬਨਗਿਹਸੋਭਾਰੂਪਵੰਤੁਜੋਆਨੀ॥ਬਹੁਤੁਦਰਬੁਹਸਤੀਅਰੁਘੋੜੇਲਾਲਲਾਖਬੈਆਨੀ॥
ਆਗੈਦਰਗਹਿਕਾਮਿਨਆਵੈਛੋਡਿਚਲੈਅਭਿਮਾਨੀ॥੧॥ਕਾਹੇਏਕਬਿਨਾਚਿਤੁਲਾਈ
ਐ॥ਊਠਤਬੈਠਤਸੋਵਤਜਾਗਤਸਦਾਸਦਾਹਰਿਧਿਆਈਐ॥੧॥ਰਹਾਉ॥ਮਹਾਬਚਿ
ਤ੍ਰਸੁੰਦਰਆਖਾੜੇਰਣਮਹਿਜਿਤੇਪਵਾੜੇ॥ਹਉਮਾਰਉਹਉਬੰਧਉਛੋਡਉਮੁਖਤੇਏਵਬ
ਬਾੜੇ॥ਆਇਆਹੁਕਮੁਪਾਰਬ੍ਰਹਮਕਾਛੋਡਿਚਲਿਆਏਕਦਿਹਾੜੇ॥੨॥ਕਰਮਧਰਮਜੁ
ਗਤਿਬਹੁਕਰਤਾਕਰਣੈਹਾਰੁਨਜਾਨੈ॥ਉਪਦੇਸੁਕਰੈਆਪਿਨਕਮਾਵੈਤਤੁਸਬਦੁਨਪਛਾ
ਨੈ॥ਨਾਂਗਾਆਇਆਨਾਂਗੋਜਾਸੀਜਿਉਹਸਤੀਖਾਕੁਛਾਨੈ॥੩॥ਸੰਤਸਜਨਸੁਨਹੁਸਭਿ
ਮੀਤਾਝੂਠਾਏਹੁਪਸਾਰਾ॥ਮੇਰੀਮੇਰੀਕਰਿਕਰਿਡੂਬੇਖਪਿਖਪਿਮੁਏਗਵਾਰਾ॥ਗੁਰਮਿਲਿ
ਨਾਨਕਨਾਮੁਧਿਆਇਆਸਾਚਿਨਾਮਿਨਿਸਤਾਰਾ॥੪॥੧॥੩੮॥

ਰਾਗੁਆਸਾਘਰੁ ੫ ਮਹਲਾ ੫ ੧ਓ ਸਤਿਗੁਰਪ੍ਰਸਾਦਿ॥
ਭ੍ਰਮਹਿਸੋਈਸਗਲਜਗਤਧੰਧਅੰਧ॥ਕੋਊਜਾਗੈਹਰਿਜਨੁ॥੧॥ਮਹਾਮੋਹਨੀਮਗਨਪ੍ਰਿ
ਅਪ੍ਰੀਤਿਪ੍ਰਾਨ॥ਕੋਊਤਿਆਗੈਵਿਰਲਾ॥੨॥ਚਰਨਕਮਲਆਨੂਪਹਰਿਸੰਤਮੰਤ॥ਕੋਊ
ਲਾਗੈਸਾਧੂ॥੩॥ਨਾਨਕਸਾਧੂਸੰਗਿਜਾਗੇਗਿਆਨਰੰਗਿ॥ਵਡਭਾਗੇਕ੍ਰਿਪਾ॥੪॥੧॥੩੯॥

॥ ੧ਓ ਸਤਿਗੁਰਪ੍ਰਸਾਦਿ॥ ਰਾਗੁਆਸਾਮਹਲਾ ੫ ਘਰੁ ੬ ਜੋਤੁਧੁਭਾਵੈਸੋਪਰਵਾ
ਣੁਸੁਖੁਸਹਜੁਮਨਿਸੋਈ॥ਕਰਣਕਾਰਣਸਮਰਥਅਪਾਰਾਅਵਰੁਨਾਹੀਰੇਕੋਈ॥੧॥ਤੇਰੇ
ਜਨਰਸਕਿਰਸਕਿਗੁਣਗਾਵਹਿ॥ਮਸਲਤਿਮਤਾਸਿਆਣਪਜਨਕੀਜੋਤੂੰਕਰਹਿਕਰਾ
ਵਹਿ॥੧॥ਰਹਾਉ॥ਅੰਮ੍ਰਿਤੁਨਾਮੁਤੁਮਾਰਾਪਿਆਰੇਸਾਧਸੰਗਿਰਸੁਪਾਇਆ॥ਤ੍ਰਿਪਤਿਅ
ਘਾਇਸੇਈਜਨਪੂਰੇਸੁਖਨਿਧਾਨੁਹਰਿਗਾਇਆ॥੨॥ਜਾਕਉਟੇਕਤੁਮਾਰੀਸੁਆਮੀਤਾਕ
ਉਨਾਹੀਚਿੰਤਾ॥ਜਾਕਉਦਇਆਤੁਮਾਰੀਹੋਈਸੇਸਾਹਭਲੇਭਗਵੰਤਾ॥੩॥ਭ੍ਰਮਮੋਹਧ੍ਰੋਹ
ਭੈਕਸੇਜਬਕਾਦਰਸਨੁਪਾਇਆ॥ਵਰਤਣਿਨਾਮੁਨਾਨਕਸਚੁਕੀਨਾਹਰਿਨਾਮੇਰੰਗਿਸਮਾ
ਇਆ॥੪॥੧॥੪੦॥ ਆਸਾਮਹਲਾ ੫ ॥ਜਨਮਜਨਮਕੀਮਲੁਧੋਵੈਪਰਾਈਆ
ਪਣਾਕੀਤਾਪਾਵੈ॥ਈਹਾਸੁਖੁਨਹੀਦਰਗਹਢੋਈਜਮਪੁਰਿਜਾਇਪਚਾਵੈ॥੧॥ਨਿੰਦਕਿਅ
ਹਿਲਾਜਨਮੁਗਵਾਇਆ॥ਪਹੁਚਿਨਸਾਕੈਕਾਹੂਬਾਤੈਆਗੈਠਉਰਨਪਾਇਆ॥੧॥
ਰਹਾਉ॥ਕਿਰਤੁਪਇਆਨਿੰਦਕਬਪੁਰੇਕਾਕਿਆਓਹੁਕਰੈਬਿਚਾਰਾ॥ਤਹਾਬਿਗੁਤਾਜਹਕੋ
ਇਨਰਾਖੈਓਹੁਕਿਸੁਪਹਿਕਰੇਪੁਕਾਰਾ॥੨॥ਨਿੰਦਕਕੀਗਤਿਕਤਹੂੰਨਾਹੀਖਸਮੈਏਵੈਭਾਣਾ॥
ਜੋਜੋਨਿੰਦਕਰੇਸੰਤਨਕੀਤਿਉਸੰਤਨਸੁਖੁਮਾਨਾ॥੩॥ਸੰਤਾਟੇਕਤੁਮਾਰੀਸੁਆਮੀਤੂੰਸੰਤਨਕਾਸ
ਹਾਈ॥ਕਹੁਨਾਨਕਸੰਤਹਰਿਰਾਖੇਨਿੰਦਕਦੀਏਰੁੜਾਈ॥੪॥੨॥੪੧॥ਆਸਾਮਹਲਾ੫
ਬਾਹਰੁਧੋਇਅੰਤਰੁਮਨੁਮੈਲਾਦੁਇਠਉਰਅਪੁਨੇਖੋਏ॥ਈਹਾਕਾਮਿਕ੍ਰੋਧਿਮੋਹਿਵਿਆਪਿਆ
ਆਗੈਮੁਸਿਮੁਸਿਰੋਏ॥੧॥ਗੋਵਿੰਦਭਜਨਕੀਮਤਿਹੈਹੋਰਾ॥ਵਰਮੀਮਾਰੀਸਾਪੁਨਮਰਈਨ
ਸੁਨਸੁਨਈਡੋਰਾ॥੧॥ਰਹਾਉ॥ਮਾਇਆਕੀਕਿਰਤਿਛੋਡਿਗਵਾਈਭਗਤੀਸਾਰਨਜਾਨੈ॥
ਬੇਦਸਾਸਤ੍ਰਕਉਤਰਕਨਿਲਾਗਾਤਤੁਜੋਗੁਨਪਛਾਨੈ॥੨॥ਉਘਰਿਗਇਆਜੈਸਾਖੋਟਾਢ

ਬੁਆਨਦਾਰਿਸਗਾਛਾਆਇਆ॥ਅੰਤਰਜਾਮੀਸਭੁਕਿਛੁਜਾਨੈਉਸਤੇਕਹਾਛਪਾਇਆ॥
੩॥ਭੂਖਾਵੇਕਪਟਿਬੰਚਿਨੈਮੁਨੀਆਦਾ॥ਬਿਨਸਿਗਇਆਤਤਕਾਲੇ॥ਸਤਿਸਤਿਸਤਿਸ
ਕਿਕਾਹਿਆਅਪਨੈਹਿਰਦੈਦੇਖੁਸਮਾਲੇ॥੪॥੩॥੪੨॥ਆਸਾਮਹਲਾ ੫ ॥
ਉਦਮਕਰਤਹੋਵੈਮਨੁਨਿਰਮਲੁਨਾਚੈਆਪੁਨਿਵਾਰੇ॥ਪੰਚਜਨਾਲੇਵਸਗਤਿਰਾਖੈਮਨਮਹਿ
ਏਕੰਕਾਰੇ॥੧॥ਤੇਰਾਜਨੁਨਿਰਤਿਕਰੇਗੁਨਗਾਵੈ॥ਰਬਾਬੁਪਖਾਵਜਤਾਲਘੁੰਘਰੂਅਨਾ
ਦਸਬਦੁਵਜਾਵੈ॥੧॥ਰਹਾਉ॥ਪ੍ਰਥਮੇਮਨੁਪਰਬੋਧੈਅਪਨਾਪਾਛੈਅਵਰਰੀਝਾਵੈ॥ਰਾਮਨ
ਮਜਪੁਹਿਰਦੈਜਾਪੈਮੁਖਤੇਸਗਲਸੁਨਾਵੈ॥੨॥ਕਰਸੰਗਿਸਾਧੂਚਰਨਪਖਾਰੈਸੰਤਧੂਰਿਤ
ਨਿਲਾਵੈ॥ਮਨੁਤਨੁਅਰਪਿਧਰੇਗੁਰਆਗੈਸਤਿਪਦਾਰਥੁਪਾਵੈ॥੩॥ਜੋਜੋਸੁਨੈਪੇਖੈਲਾਇਸ
ਰਧਾਤਾਕਾਜਨਮਮਰਣਦੂਖੁਭਾਗੈ॥ਐਸੀਨਿਰਤਿਨਰਕਨਿਵਾਰੈਨਾਨਕਗੁਰਮੁਖਿਜਾਗੈ
॥੪॥੪॥੪੩॥ਆਸਾਮਹਲਾ ੫ ॥ਅਧਮਚੰਡਾਲੀਭਈਬ੍ਰਹਮਣੀਸੂਦੀਤੇਸ੍ਰੇ
ਸਟਾਈਰੇ॥ਪਾਤਾਲੀਆਕਾਸੀਸਖਨੀਲਹਬਰਬੂਝੀਖਾਈਰੇ॥੧॥ਘਰਕੀਬਿਲਈ
ਅਵਰਸਿਖਾਈਮੂਸਾਦੇਖਿਡਰਾਈਰੇ॥ਅਜਕੈਵਸਿਗੁਰਿਕੀਨੋਕੇਹਰਿਕੂਕਰਿਤਿਨਹਿ
ਲਗਾਈਰੇ॥੧॥ਰਹਾਉ॥ਬਾਝੁਬੂਨੀਆਛਪਰਿਥੰਮ੍ਹਿਆਨੀਘਰਿਆਘਰੁਪਾਇਆਰੇ॥
ਬਿਨੁਜੜੀਏਲੈਜੜਿਓਜੜੀਆਥੇਵਾਅਚਰਜੁਲਾਇਆਰੇ॥੨॥ਦਾਦੀਦਾਰਿਨਪਹੁ
ਚਨਹਾਰਾਚੂਪੀਨਿਰਨਉਪਾਇਆਰੇ॥ਮਾਲਿਦੁਲੀਚੈਬੈਠੀਲੇਮਿਰਤਕੁਨੈਨਦਿਖਾਲ
ਪਾਇਆਰੇ॥੩॥ਸੋਈਅਜਾਣੁਕਹੈਮੈਜਾਨਾਜਾਨਣਹਾਰੁਨਛਾਨਾਰੇ॥ਕਹੁਨਾਨਕਗੁਰਿ
ਅਉਪੀਆਇਆਰਸਕਿਰਸਕਿਬਿਗਸਾਨਾਰੇ॥੪॥੫॥੪੪॥ਆਸਾਮਹਲਾ ੫
॥ਬੰਧਨਕਾਟਿਬਿਸਾਰੇਅਉਗਨਅਪਨਾਬਿਰਦੁਸਮਾਰਿਆ॥ਹੋਏਕ੍ਰਿਪਾਲਮਾਤਪਿਤ
ਨਿਆਈਬਾਰਿਕਜਿਉਪ੍ਰਤਿਪਾਰਿਆ॥੧॥ਗੁਰਸਿਖਰਾਖੇਗੁਰਗੋਪਾਲਿ॥ਕਾਢਿਲੀ
ਏਮਹਾਭਵਜਲਤੇਅਪਨੀਨਦਰਿਨਿਹਾਲਿ॥੧॥ਰਹਾਉ॥ਜਾਕੈਸਿਮਰਣਿਜਮਤੇਛੂ
ਟੀਐਹਲਤਿਪਲਤਿਸੁਖੁਪਾਈਐ॥ਸਾਸਿਗਿਰਾਸਿਜਪਹੁਜਪੁਰਸਨਾਨੀਤਨੀਤਗੁਣ
ਗਾਈਐ॥੨॥ਭਗਤਿਪ੍ਰੇਮਪਰਮਪਦੁਪਾਇਆਸਾਧਸੰਗਿਦੁਖਨਾਠੇ॥ਛਿਜੈਨਜਾਇ
ਕਿਛੁਭਉਨਬਿਆਪੇਹਰਿਧਨੁਨਿਰਮਲੁਗਾਠੇ॥੩॥ਅੰਤਿਕਾਲਪ੍ਰਭਭਏਸਹਾਈਇਤ

ਉਤਰਾਖਨਹਾਰੇ॥ਪ੍ਰਾਨਮੀਤਹੀਤਧਨੁਮੇਰੈਨਾਨਕਸਦਬਲਿਹਾਰੇ॥੪॥੬॥੪੫॥ਆਸਾ
ਮਹਲਾ ੫ ॥ਜਾਤੂੰਸਾਹਿਬੁਤਾਭਉਕੇਹਾਹਉਤੁਧੁਬਿਨੁਕਿਸੁਸਾਲਾਹੀ॥ਏਕੁਤੂੰ
ਤਾਸਭੁਕਿਛੁਹੈਮੈਤੁਧੁਬਿਨੁਦੂਜਾਨਾਹੀ॥੧॥ਬਾਬਾਬਿਖੁਦੇਖਿਆਸੰਸਾਰੁ॥ਰਖਿਆਕ
ਰਹੁਗੁਸਾਈਮੇਰੈਮੈਨਾਮੁਤੇਰਾਆਧਾਰੁ॥੧॥ਰਹਾਉ॥ਜਾਣਹਿਬਿਰਥਾਸਭਾਮਨਕੀਹੋਰ
ਕਿਸੁਪਹਿਆਖਿਸੁਣਾਈਐ॥ਵਿਣੁਨਾਵੈਸਭੁਜਗੁਬਉਰਾਇਆਨਾਮੁਮਿਲੈਸੁਖੁਪਾ
ਈਐ॥੨॥ਕਿਆਕਹੀਐਕਿਸੁਆਖਿਸੁਣਾਈਐਜਿਕਹਣਾਸੁਪ੍ਰਭਜੀਪਾਸਿ॥ਸਭੁ
ਕਿਛੁਕੀਤਾਤੇਰਾਵਰਤੈਸਦਾਸਦਾਤੇਰੀਆਸ॥੩॥ਜੇਦੇਹਿਵਡਿਆਈਤਾਤੇਰੀਵਡਿ
ਆਈਇਤਉਤਤੁਝਹਿਧਿਆਉ॥ਨਾਨਕਕੇਪ੍ਰਭਸਦਾਸੁਖਦਾਤੇਮੈਤਾਣੁਤੇਰਾਇਕੁਨਾਉ
॥੪॥੭॥੪੬॥ਆਸਾਮਹਲਾ ੫ ॥ਅੰਮ੍ਰਿਤੁਨਾਮੁਤੁਮ੍ਹਾਰਾਠਾਕੁਰਏਹੁਮਹਾਰਸੁ
ਜਨਹਿਪੀਓ॥ਜਨਮਜਨਮਚੂਕੇਭੈਭਾਰੇਦੁਰਤੁਬਿਨਾਸਿਓਭਰਮੁਬੀਓ॥੧॥ਦਰਸ
ਨੁਪੇਖਤਮੈਜੀਓ॥ਸੁਨਿਕਰਿਬਚਨਤੁਮ੍ਹਾਰੇਸਤਿਗੁਰਮਨੁਤਨੁਮੇਰਾਠਾਰੁਥੀਓ॥੧॥ਰ
ਹਾਉ॥ਤੁਮ੍ਹਰੀਕ੍ਰਿਪਾਤੇਭਇਓਸਾਧਸੰਗੁਏਹੁਕਾਜੁਤੁਮ੍ਹਆਪਿਕੀਓ॥ਦਿੜੁਕਰਿਚਰਣ
ਗਹੇਪ੍ਰਭਤੁਮ੍ਹਰੇਸਹਜੇਬਿਖਿਆਭਈਖੀਓ॥੨॥ਸੁਖਨਿਧਾਨਨਾਮੁਪ੍ਰਭਤੁਮਰਾਏਹੁਅ
ਬਿਨਾਸੀਮੰਤ੍ਰੁਲੀਓ॥ਕਰਿਕਿਰਪਾਮੋਹਿਸਤਿਗੁਰਿਦੀਨਾਤਾਪੁਸੰਤਾਪੁਮੇਰਾਬੈਰੁਗੀਓ
॥੩॥ਧੰਨੁਸੁਮਾਣਸਦੇਹੀਪਾਈਜਿਤੁਪ੍ਰਭਿਅਪਨੈਮੇਲਿਲੀਓ॥ਧੰਨੁਸੁਕਲਿਜੁਗੁਸਾ
ਧਸੰਗਿਕੀਰਤਨੁਗਾਈਐਨਾਨਕਨਾਮੁਅਧਾਰੁਹੀਓ॥੪॥੮॥੪੭॥ਆਸਾਮਹਲਾ ੫
॥ਆਗੈਹੀਤੇਸਭੁਕਿਛੁਹੂਆਅਵਰੁਕਿਜਾਣੈਗਿਆਨਾ॥ਭੂਲਚੂਕਅਪਨ
ਬਾਰਿਕੁਬਖਸਿਆਪਾਰਬ੍ਰਹਮਭਗਵਾਨਾ॥੧॥ਸਤਿਗੁਰੁਮੇਰਾਸਦਾਦਇਆਲਾਮੋ
ਹਿਦੀਨਕਉਰਾਖਿਲੀਆ॥ਕਾਟਿਆਰੋਗੁਮਹਾਸੁਖੁਪਾਇਆਹਰਿਅੰਮ੍ਰਿਤੁਮੁਖਿਨਾਮ
ਦੀਆ॥੧॥ਰਹਾਉ॥ਅਨਿਕਪਾਪਮੇਰੇਪਰਹਰਿਆਬੰਧਨਕਾਟੇਮੁਕਤਭਏ॥ਅੰਧ
ਕੂਪਮਹਾਘੋਰਤੇਬਾਹਪਕਰਿਗੁਰਿਕਾਢਿਲੀਏ॥੨॥ਨਿਰਭਉਭਏਸਗਲਭਉਮਿਟਿ
ਆਰਾਖੇਰਾਖਨਹਾਰੇ॥ਐਸੀਦਾਤਿਤੇਰੀਪ੍ਰਭਮੇਰੇਕਾਰਜਸਗਲਸਵਾਰੇ॥੩॥ਗੁਣਨਿ
ਧਾਨਸਾਹਿਬਮਨਿਮੇਲਾ॥ਸਰਣਿਪਇਆਨਾਨਕਸੁੋਹੇਲਾ॥੪॥੯॥੪੮॥ ਆਸਾ

ਮਹਲਾ ੫ ॥ਤੂੰਵਿਸਰਹਿਤਾਂਸਭੁਕੋਲਾਗੂਚੀਤਿਆਵਹਿਤਾਂਸੇਵਾ॥ਅਵਰੁਨਕੋ
ਊਦੂਜਾਸੂਝੈਸਾਚੇਅਲਖਅਭੇਵਾ॥੧॥ਚੀਤਿਆਵੈਤਾਂਸਦਾਦਇਆਲਾਲੋਗਨਕਿ
ਆਵੇਚਾਰੇ॥ਬੁਰਾਭਲਾਕਹੁਕਿਸਨੋਕਹੀਐਸਗਲੇਜੀਅਤੁਮਾਰੇ॥੧॥ਰਹਾਉ॥ਤੇਰੀ
ਟੇਕਤੇਰਾਆਧਾਰਾਹਾਥਦੇਇਤੂੰਰਾਖਹਿ॥ਜਿਸੁਜਨਊਪਰਿਤੇਰੀਕਿਰਪਾਤਿਸਕਉਬਿ
ਪਨਕੋਊਭਾਖੈ॥੨॥ਓਹੋਸੁਖੁਓਹਾਵਡਿਆਈਜੋਪ੍ਰਭਜੀਮਨਿਭਾਣੀ॥ਤੂੰਦਾਨਾਤੂੰਸ
ਦੀਮਿਹਰਵਾਨਨਾਮੁਮਿਲੈਰੰਗੁਮਾਣੀ॥੩॥ਤੁਧੁਆਗੈਅਰਦਾਸਿਹਮਾਰੀਜੀਉਪਿੰਡੁਸਭੁ
ਤੇਰਾ॥ਕਹੁਨਾਨਕਸਭਤੇਰੀਵਡਿਆਈਕੋਈਨਾਉਨਜਾਣੈਮੇਰਾ॥੪॥੧੦॥੪੯॥ਆਸ
ਮਹਲਾ ੫ ॥ਕਰਿਕਿਰਪਾਪ੍ਰਭਅੰਤਰਜਾਮੀਸਾਧਸੰਗਿਹਰਿਪਾਈਐ॥ਖੋਲਿ
ਕਿਵਾਰਦਿਖਾਲੇਦਰਸਨੁਪੁਨਰਪਿਜਨਮਿਨਆਈਐ॥੧॥ਮਿਲਉਪਰੀਤਮਸੁਆ
ਮੀਅਪੁਨੇਸਗਲੇਦੂਖਹਰਉਰੇ॥ਪਾਰਬ੍ਰਹਮੁਜਿਨਿਰਿਦੈਅਰਾਧਿਆਤਾਕੈਸੰਗਿਤਰ
ਉਰੇ॥੧॥ਰਹਾਉ॥ਮਹਾਉਦਿਆਨਪਾਵਕਸਾਗਰਭਏਹਰਖਸੋਗਮਹਿਬਸਨਾ॥ਸਤਿ
ਗੁਰੁਭੇਟਿਭਇਆਮਨੁਨਿਰਮਲੁਜਪਿਅੰਮ੍ਰਿਤੁਹਰਿਰਸਨਾ॥੨॥ਤਨੁਧਨੁਥਾਪਿਕੀਓ
ਸਭੁਅਪਨਾਕੋਮਲਬੰਧਨਬਾਂਧਿਆ॥ਗੁਰਪਰਸਾਦਿਭਏਜਨਮੁਕਤੇਹਰਿਹਰਿਨਾਮੁਅ
ਰਾਧਿਆ॥੩॥ਰਾਖਿਲੀਏਪ੍ਰਭਿਰਾਖਨਹਾਰੈਜੋਪ੍ਰਭਅਪੁਨੇਭਾਣੇ॥ਜੀਉਪਿੰਡੁਸਭੁ
ਤੁਮ੍ਰਾਦਾਤੇਨਾਨਕਸਦਕੁਰਬਾਣੇ॥੪॥੧੧॥੫੦॥ਆਸਾਮਹਲਾ ੫ ॥ਮੋਹਮ
ਲਨਨੀਦਤੇਛੁਟਕੀਕਉਨੁਅਨੁਗ੍ਰਹੁਭਇਓਰੀ॥ਮਹਾਮੋਹਨੀਤੁਧੁਨਵਿਆਪੈਤੇਰਾਆ
ਲਸੁਕਹਾਗਇਓਰੀ॥੧॥ਰਹਾਉ॥ਕਾਮੁਕ੍ਰੋਧੁਅਹੰਕਾਰੁਗਾਖਰੋਸੰਜਮਿਕਉਨਛੁਟਿਓ
ਰੀ॥ਸੁਰਿਨਰਦੇਵਅਸੁਰਤ੍ਰੈਗੁਨੀਆਸਗਲੋਭਵਨੁਲੁਟਿਓਰੀ॥੧॥ਦਾਵਾਅਗਨਿਬ
ਹੁਤੁਤ੍ਰਿਣਜਾਲੇਕੋਈਹਰਿਆਬੂਟੁਰਹਿਓਰੀ॥ਐਸੋਸਮਰਥੁਵਰਨਿਨਸਾਕਉਤਾਕੀ
ਉਪਮਾਜਾਤਨਕਹਿਓਰੀ॥੨॥ਕਾਜਰਕੋਠਮਹਿਭਈਨਕਾਰੀਨਿਰਮਲਬਰਨੁਬਨਿ
ਓਰੀ॥ਮਹਾਮੰਤ੍ਰੁਗੁਰਹਿਰਦੈਬਸਿਓਅਚਰਜਨਾਮੁਸੁਨਿਓਰੀ॥੩॥ਕਰਿਕਿਰਪਾਪ੍ਰਭ
ਨਦਰਿਅਵਲੋਕਨਅਪੁਨੈਚਰਣਿਲਗਾਈ॥ਪ੍ਰੇਮਭਗਤਿਨਾਨਕਸੁਖੁਪਾਇਆਸਾ
ਧੂਸੰਗਿਸਮਾਈ॥੪॥੧੨॥੫੧॥

ੴ ਸਤਿਗੁਰ ਪ੍ਰਸਾਦਿ ॥ ਰਾਗੁ ਆਸਾ ਮਹਲਾ ੫ ਘਰੁ ੭

ਲਾਲੁਚੋਲਨਾਤੈਤਨਿਸੋਹਿਆ॥ਸੁਰਿਜਨਭਾਨੀਤਾਂਮਨਿਮੋਹਿਆ॥੧॥ਕਵਨਬਨੀਰੀ
ਤੇਰੀਲਾਲੀ॥ਕਵਨਰੰਗਿਤੂੰਭਈਗੁਲਾਲੀ॥੧॥ਰਹਾਉ॥ਤੁਮਹੀਸੁੰਦਰਿਤੁਮਹਿਸੁਹਾ
ਗੁ॥ਤੁਮਘਰਿਲਾਲਨੁਤੁਮਘਰਿਭਾਗੁ॥੨॥ਤੂੰਸਤਵੰਤੀਤੂੰਪਰਧਾਨਿ॥ਤੂੰਪ੍ਰੀਤਮਭਾ
ਨੀਤੁਹੀਸੁਰਗਿਆਨਿ॥੩॥ਪ੍ਰੀਤਮਭਾਨੀਤਾਂਰੰਗਿਗੁਲਾਲ॥ਕਹੁਨਾਨਕਸੁਭਦ੍ਰਿਸਟਿ
ਨਿਹਾਲ॥੪॥ਸੁਨਿਰੀਸਖੀਇਹਹਮਰੀਘਾਲ॥ਪ੍ਰਭਆਪਿਸੀਗਾਰਿਸਵਾਰਨਹਾਰ॥੧॥
ਰਹਾਉਦੂਜਾ॥੧॥੫੨॥ਆਸਾਮਹਲਾ ੫ ॥ਦੂਖੁਘਨੋਜਬਹੋਤੇਦੂਰਿ॥ਅਬ
ਮਸਲਤਿਮੋਹਿਮਿਲੀਹਦੂਰਿ॥੧॥ਚੁਕਾਨਿਹੋਰਾਸਖੀਸਹੇਰੀ॥ਭਰਮੁਗਇਆਗੁਰਿ
ਪਿਰਸੰਗਿਮੇਰੀ॥੧॥ਰਹਾਉ॥ਨਿਕਟਿਆਨਿਪ੍ਰਿਅਸੇਜਧਰੀ॥ਕਾਣਿਕਢਨਤੇਛੂਟਿ
ਪਰੀ॥੨॥ਮੰਦਰਿਮੇਰੈਸਬਦਿਉਜਾਰਾ॥ਅਨਦਬਿਨੋਦੀਖਸਮੁਹਮਾਰਾ॥੩॥ਮਸਤ
ਕਿਭਾਗੁਮੈਪਿਰੁਘਰਿਆਇਆ॥ਥਿਰੁਸੋਹਾਗੁਨਾਨਕਜਨਪਾਇਆ॥੪॥੨॥੫੩॥
੩॥ਆਸਾਮਹਲਾ ੫ ॥ਸਾਚਿਨਾਮਿਮੇਰਾਮਨੁਲਾਗਾ॥ਲੋਗਨਸਿਉਮੇਰਾਠਾ
ਠਾਬਾਗਾ॥੧॥ਬਾਹਰਿਸੂਤੁਸਗਲਸਿਉਮਉਲਾ॥ਅਲਿਪਤੁਰਹਉਜੈਸੇਜਲਮਹਿ
ਕਉਲਾ॥੧॥ਰਹਾਉ॥ਮੁਖਕੀਬਾਤਸਗਲਸਿਉਕਰਤਾ॥ਜੀਅਸੰਗਿਪ੍ਰਭੁਅਪਨਾਧ
ਰਤਾ॥੨॥ਦੀਸਿਆਵਤਹੈਬਹੁਤੁਭੀਹਾਲਾ॥ਸਗਲਚਰਨਕੀਇਹੁਮਨੁਰਾਲਾ॥
੩॥ਨਾਨਕਜਨਿਗੁਰੁਪੂਰਾਪਾਇਆ॥ਅੰਤਰਿਬਾਹਰਿਏਕੁਦਿਖਾਇਆ॥੪॥੩॥੫੪॥
ਆਸਾਮਹਲਾ ੫ ॥ਪਾਵਤੁਰਲੀਆਜੋਬਨਿਬਲੀਆ॥ਨਾਮਬਿਨਾਮਾਟੀਸੰ
ਗਿਰਲੀਆ॥੧॥ਕਾਨਕੁੰਡਲੀਆਬਸਤ੍ਰਓਢਲੀਆ॥ਸੇਜਸੁਖਲੀਆਮਨਿਗ
ਰਬਲੀਆ॥੧॥ਰਹਾਉ॥ਤਲੈਕੁੰਚਰੀਆਸਿਰਿਕਨਿਕਛਤਰੀਆ॥ਹਰਿਭਗਤਿ
ਬਿਨਾਲੇਧਰਨਿਗਡਲੀਆ॥੨॥ਰੂਪਸੁੰਦਰੀਆਅਨਿਕਇਸਤਰੀਆ॥ਹਰਿਰਸ
ਬਿਨੁਸਭਿਸੁਆਦਫਿਕਰੀਆ॥੩॥ਮਾਇਆਛਲੀਆਬਿਕਾਰਬਿਖਲੀਆ॥
ਸਰਣਿਨਾਨਕਪ੍ਰਭਪੁਰਖਦਇਅਲੀਆ॥੪॥੪॥੫੫॥ਆਸਾਮਹਲਾ ੫
॥ਏਕੁਬਗੀਚਾਪੇਡਘਨਕਰਿਆ॥ਅੰਮ੍ਰਿਤਨਾਮੁਤਹਾਮਹਿਫਲਿਆ॥੧॥ਐਸਾਕ

ਰਹੁਬੀਚਾਰੁਗਿਆਨੀ॥ਜਾਤੇਪਾਈਐਪਦੁਨਿਰਬਾਨੀ॥ਆਸਿਪਾਸਿਬਿਖੂਆਕੇਕੁੰਟ
ਬੀਚਿਅੰਮ੍ਰਿਤੁਹੈਭਾਈਰੇ॥੧॥ਰਹਾਉ॥ਸਿੰਚਨਹਾਰੇਏਕੈਮਾਲੀ॥ਖਬਰਿਕਰਤੁਹੈਪ
ਤਪਤਡਾਲੀ॥੨॥ਸਗਲਬਨਸਪਤਿਆਣਿਜੜਾਈ॥ਸਗਲੀਫੂਲੀਨਿਫਲ
ਨਕਾਈ॥੩॥ਅੰਮ੍ਰਿਤਫਲੁਨਾਮੁਜਿਨਿਗੁਰਤੇਪਾਇਆ॥ਨਾਨਕਦਾਸਤਰੀਤਿਨਿ
ਮਾਇਆ॥੪॥੫॥੫੬॥ ਆਸਾਮਹਲਾ ੫ ॥ਰਾਜਲੀਲਾਤੇਰੈਨਾਮਿਬਨਾਈ
॥ਜੋਗੁਬਨਿਆਤੇਰਾਕੀਰਤਨੁਗਾਈ॥੧॥ਸਰਬਸੁਖਾਬਨੇਤੇਰੈਓਲੈ॥ਭ੍ਰਮਕੇਪੜਦੇ
ਸਤਿਗੁਰਖੋਲੇ॥੧॥ਰਹਾਉ॥ਹੁਕਮੁਬੂਝਿਰੰਗਰਸਮਾਣੇ॥ਸਤਿਗੁਰਸੇਵਾਮਹਾਨਿਰਬਾ
ਣੇ॥੨॥ਜਿਨਿਤੂੰਜਾਤਾਸੋਗਿਰਸਤਉਦਾਸੀਪਰਵਾਣੁ॥ਨਾਮਿਰਤਾਸੋਈਨਿਰਬਾਣੁ
॥੩॥ਜਾਕਉਮਿਲਿਓਨਾਮੁਨਿਧਾਨਾ॥ਭਨਤਿਨਾਨਕਤਾਕਾਪੂਰਖਜਾਨਾ॥੪॥੬॥੫੭
॥ਆਸਾਮਹਲਾ ੫ ॥ਤੀਰਥਿਜਾਉਤਹਉਹਉਕਰਤੇ॥ਪੰਡਿਤਪੂਛਉਤਮਾ
ਇਆਰਾਤੇ॥੧॥ਸੋਅਸਥਾਨੁਬਤਾਵਹੁਮੀਤਾ॥ਜਾਕੈਹਰਿਹਰਿਕੀਰਤਨੁਨੀਤਾ॥੧॥
ਰਹਾਉ॥ਸਾਸਤ੍ਰਬੇਦਪਾਪਪੁੰਨਵੀਚਾਰ॥ਨਰਕਿਸੁਰਗਿਫਿਰਿਫਿਰਿਅਉਤਾਰ
॥੨॥ਗਿਰਸਤਮਹਿਚਿੰਤਉਦਾਸਅਹੰਕਾਰ॥ਕਰਮਕਰਤਜੀਅਕਉਜੰਜਾਰ॥੩
॥ਪ੍ਰਭਕਿਰਪਾਤੇਮਨੁਵਸਿਆਇਆ॥ਨਾਨਕਗੁਰਮੁਖਿਤਰੀਤਿਨਿਮਾਇਆ॥੪॥
ਸਾਧਸੰਗਿਹਰਿਕੀਰਤਨੁਗਾਈਐ॥ਇਹੁਅਸਥਾਨੁਗੁਰੂਤੇਪਾਈਐ॥੧॥ਰਹਾਉ
ਦੂਜਾ॥੭॥੫੮॥ਆਸਾਮਹਲਾ ੫ ॥ਘਰਮਹਿਸੂਖਬਾਹਰਿਫੁਨਿਸੂਖਾ॥ਹ
ਰਿਸਿਮਰਤਸਗਲਬਿਨਾਸੇਦੂਖਾ॥੧॥ਸਗਲਸੂਖਜਾਂਤੂੰਚਿਤਿਆਂਵੈਂ॥ਸੋਨਾਮੁਜ
ਪੈਜੋਜਨੁਤੁਧੁਭਾਵੈ॥੧॥ਰਹਾਉ॥ਤਨੁਮਨੁਸੀਤਲੁਜਪਿਨਾਮੁਤੇਰਾ॥ਹਰਿਹਰਿਜਪ
ਤਢਹੈਦੁਖਡੇਰਾ॥੨॥ਹੁਕਮੁਬੂਝੈਸੋਈਪਰਵਾਨੁ॥ਸਾਚੁਸਬਦੁਜਾਕਾਨੀਸਾਨੁ॥੩
॥ਗੁਰਿਪੂਰੈਹਰਿਨਾਮੁਦ੍ਰਿੜਾਇਆ॥ਭਨਤਿਨਾਨਕੁਮੇਰੈਮਨਿਸੁਖੁਪਾਇਆ॥੪॥
੮॥੫੯॥ਆਸਾਮਹਲਾ ੫ ॥ਜਹਾਪਠਾਵਹੁਤਹਤਹਜਾਈ॥ਜੋਤੁਮਦੇਹੁ
ਸੋਈਸੁਖੁਪਾਈ॥੧॥ਸਦਾਚੇਰੇਗੋਵਿੰਦਗੋਸਾਈ॥ਤੁਮਰੀਕ੍ਰਿਪਾਤੇਤ੍ਰਿਪਤਿਅ
ਘਾਈ॥੧॥ਰਹਾਉ॥ਤੁਮਰਾਦੀਆਪੈਨਉਖਾਈ॥ਤਉਪ੍ਰਸਾਦਿਪ੍ਰਭਸੁਖੀਵਲ

ਈ॥੨॥ਮਨਤਨਅੰਤਰਿਤੁਝੈਧਿਆਈ॥ਤੁਮਰੈਲਵੈਨਕੋਊਲਾਈ॥੩॥ਕਹੁਨਾਨਕਨਿਤਧਿ
ਆਈ॥ਗਤਿਹੋਵੈਸੰਤਹਲਗਿਪਾਈ॥੪॥੯॥੬੦॥ਆਸਾਮਹਲਾ ੫ ॥ਊ
ਠਤਬੈਠਤਸੋਵਤਧਿਆਈਐ॥ਮਾਰਗਿਚਲਤਹਰੇਹਰਿਗਾਈਐ॥੧॥ਸ੍ਰਵਨਸੁਨੀਜੈਅੰ
ਮ੍ਰਿਤਕਥਾ॥ਜਾਸੁਸੁਨੀਮਨਿਹੋਇਅਨੰਦਦੂਖਰੋਗਮਨਸਗਲੇਲਥਾ॥੧॥ਰਹਾਉ॥ਕਾਜਿ
ਕਾਮਿਬਾਟਘਾਟਜਪੀਜੈ॥ਗੁਰਪ੍ਰਸਾਦਿਹਰਿਅੰਮ੍ਰਿਤੁਪੀਜੈ॥੨॥ਦਿਨਸੁਰੈਨਿਹਰਿਕੀਰ
ਤਨੁਗਾਈਐ॥ਸੋਜਨੁਜਮਕੀਵਾਟਨਪਾਈਐ॥੩॥ਆਠਪਹਰਜਿਸੁਵਿਸਰਹਿਨਾਹੀ॥ਗ
ਤਿਹੋਵੈਨਾਨਕਤਿਸੁਲਗਿਪਾਈ॥੪॥੧੦॥੬੧॥ਆਸਾਮਹਲਾ ੫ ॥ਜਾਕੈਸਿਮਰਨਿ
ਸੂਖਨਿਵਾਸੁ॥ਭਈਕਲਿਆਣਦੁਖਹੋਵਤਨਾਸੁ॥੧॥ਅਨਦੁਕਰਹੁਪ੍ਰਭਕੇਗੁਨਗਾਵਹੁ॥
ਸਤਿਗੁਰੂਅਪਨਾਸਦਸਦਾਮਨਾਵਹੁ॥੧॥ਰਹਾਉ॥ਸਤਿਗੁਰਕਾਸਚੁਸਬਦੁਕਮਾਵਹੁ॥ਥਿ
ਰੁਘਰਿਬੈਠੇਪ੍ਰਭੁਅਪਨਾਪਾਵਹੁ॥੨॥ਪਰਕਾਬੁਰਾਨਰਾਖਹੁਚੀਤ॥ਤੁਮਕਉਦੁਖੁਨਹੀਭਾ
ਈਮੀਤ॥੩॥ਹਰਿਹਰਿਤੰਤੁਮੰਤੁਗੁਰਿਦੀਨਾ॥ਇਹੁਸੁਖੁਨਾਨਕਅਨਦਿਨੁਚੀਨਾ॥੪॥੧੧॥੬
੨॥ਆਸਾਮਹਲਾ ੫ ॥ਜਿਸੁਨੀਚਕਉਕੋਈਨਜਾਨੈ॥ਨਾਮੁਜਪਤਉਹੁਚਹੁਕੁੰਟਮਾਨੈ
॥੧॥ਦਰਸਨੁਮਾਗਉਦੇਹਿਪਿਆਰੇ॥ਤੁਮਰੀਸੇਵਾਕਉਨਕਉਨਨਤਾਰੇ॥੧॥ਰਹਾਉ॥ਜਾਕੈ
ਨਿਕਟਿਨਆਵੈਕੋਈ॥ਸਗਲਸ੍ਰਿਸਟਿਉਆਕੇਚਰਨਮਲਿਧੋਈ॥੨॥ਜੋਪ੍ਰਾਨੀਕਾਹੂਨਆ
ਵਤਕਾਮ॥ਸੰਤਪ੍ਰਸਾਦਿਤਾਕੋਜਪੀਐਨਾਮ॥੩॥ਸਾਧਸੰਗਿਮਨਸੋਵਤਜਾਗੇ॥ਤਬਪ੍ਰਭਨਾ
ਨਕਮੀਠੇਲਾਗੇ॥੪॥੧੨॥੬੩॥ਆਸਾਮਹਲਾ ੫ ॥ਏਕੋਏਕੀਨੈਨਨਿਹਾਰਉ॥ਸਦ
ਸਦਾਹਰਿਨਾਮੁਸਮ੍ਹਾਰਉ॥੧॥ਰਾਮਾਰਾਮਾਰਾਮਾਗੁਨਗਾਵਉ॥ਸੰਤਪ੍ਰਤਾਪਿਸਾਧਕੈਸੰਗੇਹਰਿਹ
ਰਿਨਾਮੁਧਿਆਵਉਰੇ॥੧॥ਰਹਾਉ॥ਸਗਲਸਮਗ੍ਰੀਜਾਕੈਸੂਤਿਪਰੋਈ॥ਘਟਘਟਅੰਤਰਿ
ਰਵਿਆਸੋਈ॥੨॥ਓਪਤਿਪਰਲਉਖਿਨਮਹਿਕਰਤਾ॥ਆਪਿਅਲੇਪਾਨਿਰਗੁਨੁਰਹਤਾ॥
੩॥ਕਰਨਕਰਾਵਨਅੰਤਰਜਾਮੀ॥ਅਨੰਦਕਰੈਨਾਨਕਕਾਸੁਆਮੀ॥੪॥੧੩॥੬੪॥ਆਸਾ
ਮਹਲਾ ੫ ॥ਕੋਟਿਜਨਮਕੇਰਹੇਭਵਾਰੇ॥ਦੁਲਭਦੇਹਜੀਤੀਨਹੀਹਾਰੇ॥੧॥ਕਿਲ
ਬਿਖਬਿਨਾਸੇਦੁਖਦਰਦਦੂਰਿ॥ਭਏਪੁਨੀਤਸੰਤਨਕੀਧੂਰਿ॥੧॥ਰਹਾਉ॥ਪ੍ਰਭਕੇਸੰਤਉਧਾ
ਰਨਜੋਗ॥ਤਿਸੁਭੇਟੇਜਿਸੁਧੁਰਿਸੰਜੋਗ॥੨॥ਮਨਿਆਨੰਦੁਮੰਤ੍ਰੁਗੁਰਿਦੀਆ॥ਤ੍ਰਿਸਨਬੁਝੀ

ਮਨੁਨਿਹਚਲੁਥੀਆ॥੩॥ਨਾਮੁਪਦਾਰਥੁਨਉਨਿਧਿਸਿਧਿ॥ਨਾਨਕਗੁਰਤੇਪਾਈਬੁਧਿ॥੪॥
੧੪॥੬੫॥ ਆਸਾਮਹਲਾ੫ ॥ਮਿਟੀਤਿਆਸਅਗਿਆਨਅੰਧੇਰੇ॥ਸਾਧਸੇਵਾਅਘਕਟੇ
ਘਨੇਰੇ॥੧॥ਸੂਖਸਹਜਆਨੰਦੁਘਨਾ॥ਗੁਰਸੇਵਾਤੇਭਏਮਨਨਿਰਮਲਹਰਿਹਰਿਹਰਿਹਰਿਨਾ
ਮੁਸੁਨਾ॥੧॥ਰਹਾਉ॥ਬਿਨਸਿਓਮਨਕਾਮੂਰਖੁਢੀਠਾ॥ਪ੍ਰਭਕਾਭਾਣਾਲਾਗਾਮੀਠਾ॥੨॥ਗੁਰ
ਪੂਰੇਕੇਚਰਣਗਹੇ॥ਕੋਟਿਜਨਮਕੇਪਾਪਲਹੇ॥੩॥ਰਤਨਜਨਮੁਇਹੁਸਫਲਭਇਆ॥
ਕਹੁਨਾਨਕਪ੍ਰਭਕਰੀਮਇਆ॥੪॥੧੫॥੬੬॥ ਆਸਾਮਹਲਾ੫ ॥ਸਤਿਗੁਰੁਅਪਨਾ
ਸਦਸਦਾਸਮ੍ਹਾਰੇ॥ਗੁਰਕੇਚਰਨਕੇਸਸੰਗਿਝਾਰੇ॥੧॥ਜਾਗੁਰੇਮਨਜਾਗਨਹਾਰੇ॥ਬਿਨੁਹਰਿ
ਅਵਰੁਨਆਵਸਿਕਾਮਾ॥ਝੂਠਾਮੋਹੁਮਿਥਿਆਪਸਾਰੇ॥੧॥ਰਹਾਉ॥ਗੁਰਕੀਬਾਣੀਸਿਉਰੰ
ਗੁਲਾਇ॥ਗੁਰੁਕਿਰਪਾਲੁਹੋਇਦੁਖੁਜਾਇ॥੨॥ਗੁਰਬਿਨੁਦੂਜਾਨਾਹੀਥਾਉ॥ਗੁਰੁਦਾਤਾ
ਗੁਰੁਦੇਵੈਨਾਉ॥੩॥ਗੁਰੁਪਾਰਬ੍ਰਹਮੁਪਰਮੇਸਰੁਆਪਿ॥ਆਠਪਹਰਨਾਨਕਗੁਰਜਾਪਿ॥੪
॥੧੬॥੬੭॥ ਆਸਾਮਹਲਾ੫ ॥ਆਪੇਪੇਡੁਬਿਸਥਾਰੀਸਾਖ॥ਅਪਨੀਖੇਤੀਆ
ਪੇਰਾਖ॥੧॥ਜਤਕਤਪੇਖਉਏਕੈਓਹੀ॥ਘਟਘਟਅੰਤਰਿਆਪੇਸੋਈ॥੧॥ਰਹਾਉ॥ਆ
ਪੇਸੂਰੁਕਿਰਣਿਬਿਸਥਾਰੁ॥ਸੋਈਗੁਪਤੁਸੋਈਆਕਾਰੁ॥੨॥ਸਰਗੁਣਨਿਰਗੁਣਥਾਪੈਨਾ
ਉ॥ਦੁਹਮਿਲਿਏਕੈਕੀਨੋਠਾਉ॥੩॥ਕਹੁਨਾਨਕਗੁਰਿਭ੍ਰਮੁਭਉਖੋਇਆ॥ਅਨਦਰੂਪੁਸ
ਭੁਨੈਨਅਲੋਇਆ॥੪॥੧੭॥੬੮॥ ਆਸਾਮਹਲਾ੫ ॥ਉਕਤਿਸਿਆਨਪਕਿਛੂ
ਨਜਾਨਾ॥ਦਿਨੁਰੈਣਿਤੇਰਾਨਾਮੁਵਖਾਨਾ॥੧॥ਮੈਨਿਰਗੁਨਗੁਣੁਨਾਹੀਕੋਇ॥ਕਰਨਕਰਾਵ
ਨਹਾਰਪ੍ਰਭਸੋਇ॥੧॥ਰਹਾਉ॥ਮੂਰਖਮੁਗਧਅਗਿਆਨਅਵੀਚਾਰੀ॥ਨਾਮਤੇਰੇਕੀਆਸ
ਮਨਿਧਾਰੀ॥੨॥ਜਪੁਤਪੁਸੰਜਮੁਕਰਮਨਸਾਧਾ॥ਨਾਮੁਪ੍ਰਭੂਕਾਮਨਹਿਅਰਾਧਾ॥੩॥ਕਿ
ਛੂਨਜਾਨਾਮਤਿਮੇਰੀਥੋਰੀ॥ਬਿਨਵਤਿਨਾਨਕਓਟਪ੍ਰਭਤੋਰੀ॥੪॥੧੮॥੬੯॥ਆਸਾਮਹ
ਲਾ੫ ॥ਹਰਿਹਰਿਅਖਰਦੁਇਇਹਮਾਲਾ॥ਜਪਤਜਪਤਭਏਦੀਨਦਇਆ
ਲਾ॥੧॥ਕਰਉਬੇਨਤੀਸਤਿਗੁਰਅਪੁਨੀ॥ਕਰਿਕਿਰਪਾਰਾਖਹੁਸਰਣਾਈਮੋਕਉਦੇਹੁਹਰੇ
ਹਰਿਜਪਨੀ॥੧॥ਰਹਾਉ॥ਹਰਿਮਾਲਾਉਰਅੰਤਰਿਧਾਰੈ॥ਜਨਮਮਰਣਕਾਦੂਖੁਨਿਵਾਰੈ
॥੨॥ਹਿਰਦੈਸਮਾਲੈਮੁਖਿਹਰਿਹਰਿਬੋਲੈ॥ਸੋਜਨੁਇਤਉਤਕਤਹਿਨਡੋਲੈ॥੩॥ਕਹੁਨਾ

ਨਕਜੋਰਾਚੈਨਾਇ॥ਹਰਿਮਾਲਾਤਾਕੈਸੰਗਿਜਾਇ॥੪॥੧੯॥੭੦॥ ਆਸਾਮਹਲਾ੫
ਜਿਸਕਾਸਭੁਕਿਛੁਤਿਸਕਾਹੋਇ॥ਤਿਸੁਜਨਲੇਪੁਨਬਿਆਪੈਕੋਇ॥੧॥ਹਰਿਕਾਸੇਵਕੁਸ
ਦਹੀਮੁਕਤਾ॥ਜੋਕਿਛੁਕਰੈਸੋਈਭਲਜਨਕੈਅਤਿਨਿਰਮਲਦਾਸਕੀਜੁਗਤਾ॥੧॥ਰਹਾ
ਉ॥ਸਗਲਤਿਆਗਿਹਰਿਸਰਣੀਆਇਆ॥ਤਿਸੁਜਨਕਹਾਬਿਆਪੈਮਾਇਆ॥੨॥
ਨਾਮੁਨਿਧਾਨੁਜਾਕੇਮਨਮਾਹਿ॥ਤਿਸਕਉਚਿੰਤਾਸੁਪਨੈਨਾਹਿ॥੩॥ਕਹੁਨਾਨਕਗੁਰੁਪੂਰਾਪਾਇ
ਆ॥ਭਰਮੁਮੋਹੁਸਗਲਾਬਿਨਸਾਇਆ॥੪॥੨੦॥੭੧॥ ਆਸਾਮਹਲਾ੫ ॥
ਜਉਸੁਪ੍ਰਸੰਨਹੋਇਓਪ੍ਰਭੁਮੇਰਾ॥ਤਾਂਦੂਖੁਭਰਮੁਕਹੁਕੈਸੇਨੇਰਾ॥੧॥ਸੁਨਿਸੁਨਿਜੀਵਾਸੋ
ਇਤੁਮ੍ਹਾਰੀ॥ਮੋਹਿਨਿਰਗੁਨਕਉਲੇਹੁਉਧਾਰੀ॥੧॥ਰਹਾਉ॥ਮਿਟਿਗਇਆਦੂਖੁਬਿਸਾ
ਰੀਚਿੰਤਾ॥ਫਲੁਪਾਇਆਜਪਿਸਤਿਗੁਰਮੰਤਾ॥੨॥ਸੋਈਸਤਿਸਤਿਹੈਸੋਇ॥ਸਿਮ
ਰਿਸਿਮਰਿਰਖੁਕੰਠਿਪਰੋਇ॥੩॥ਕਹੁਨਾਨਕਕਉਨਉਹਕਰਮਾ॥ਜਾਕੈਮਨਿਵਸਿਆਹ
ਰਿਨਾਮਾ॥੪॥੨੧॥੭੨॥ ਆਸਾਮਹਲਾ੫ ॥ਕਾਮਿਕ੍ਰੋਧਿਅਹੰਕਾਰਿਵਿਗੁਤੇ॥
ਹਰਿਸਿਮਰਨੁਕਰਿਹਰਿਜਨਛੂਟੇ॥੧॥ਸੋਇਰਹੇਮਾਇਆਮਦਮਾਤੇ॥ਜਾਗਤਭਗਤਸਿ
ਮਰਤਹਰਿਰਾਤੇ॥੧॥ਰਹਾਉ॥ਮੋਹਭਰਮਿਬਹੁਜੋਨਿਭਵਾਇਆ॥ਅਸਥਿਰੁਭਗਤਹਰਿ
ਚਰਣਧਿਆਇਆ॥੨॥ਬੰਧਨਅੰਧਕੂਪਗ੍ਰਿਹਮੇਰਾ॥ਮੁਕਤੇਸੰਤਬੁਝਹਿਹਰਿਨੇਰਾ॥
੩॥ਕਹੁਨਾਨਕਜੋਪ੍ਰਭਸਰਣਾਈ॥ਈਹਾਸੁਖੁਆਗੈਗਤਿਪਾਈ॥੪॥੨੨॥੭੩॥
ਆਸਾਮਹਲਾ੫ ॥ਤੂਮੇਰਾਤਰੰਗੁਹਮਮੀਨਤੁਮਾਰੇ॥ਤੂਮੇਰਾਠਾਕੁਰੁਹਮਤੇਰੈਦੁਆ
ਰੇ॥੧॥ਤੂਮੇਰਾਕਰਤਾਹਉਸੇਵਕੁਤੇਰਾ॥ਸਰਣਿਗਹੀਪ੍ਰਭਗੁਨੀਗਹੇਰਾ॥੧॥ਰਹਾਉ॥
ਤੂਮੇਰਾਜੀਵਨੁਤੂਆਧਾਰੁ॥ਤੁਝਹਿਪੇਖਿਬਿਗਸੈਕਉਲਾਰੁ॥੨॥ਤੂਮੇਰੀਗਤਿਪਤਿਤੂਪ
ਰਵਾਨੁ॥ਤੂਸਮਰਥੁਮੈਤੇਰਾਤਾਣੁ॥੩॥ਅਨਦਿਨੁਜਪਉਨਾਮਗੁਣਤਾਸਿ॥ਨਾਨਕਕੀਪ੍ਰ
ਭਪਹਿਅਰਦਾਸਿ॥੪॥੨੩॥੭੪॥ ਆਸਾਮਹਲਾ੫ ॥ਰੋਵਨਹਾਰੈਝੂਠੁਕਮਾ
ਨਾ॥ਹਸਿਹਸਿਸੋਗੁਕਰਤਬੇਗਾਨਾ॥੧॥ਕੋਮੂਆਕਾਕੈਘਰਿਗਾਵਨੁ॥ਕੋਰੋਵੈਕੋਹਸਿ
ਸਿਪਾਵਨੁ॥੧॥ਰਹਾਉ॥ਬਾਲਬਿਵਸਥਾਤੇਬਿਰਧਾਨਾ॥ਪਹੁਚਿਮੁਕਾਮਿਫਿਰਿਪਛੁਤਾ
ਨਾ॥੨॥ਤ੍ਰਿਹੁਗੁਣਮਹਿਵਰਤੈਸੰਸਾਰਾ॥ਨਰਕਸੁਰਗਫਿਰਿਫਿਰਿਅਉਤਾਰਾ॥੩॥

ਕਹੁਨਾਨਕਜੋਲਾਇਆਨਾਮਾ॥ਸਫਲਜਨਮੁਤਾਕਾਪਰਵਾਨਾ॥੪॥੨੪॥੭੫॥ਆਸਾ
ਮਹਲਾ ੫ ॥ਸੋਇਰਹੀਪ੍ਰਭਖਬਰਿਨਜਾਨੀ॥ਭੋਰੁਭਇਆਬਹੁਰਿਪਛੁਤਾਨੀ॥
॥ਪ੍ਰਿਅਪ੍ਰੇਮਸਹਜਿਮਨਿਅਨਦੁਧਰਉਰੀ॥ਪ੍ਰਭਮਿਲਬੇਕੀਲਾਲਸਾਤਾਤੇਆਲਸੁਕ
ਹਾਕਰਉਰੀ॥੧॥ਰਹਾਉ॥ਕਰਮਹਿਅੰਮ੍ਰਿਤੁਆਣਿਨਿਸਾਰਿਓ॥ਖਿਸਰਿਗਇਓਭੂਮ
ਪਰਿਓ॥੨॥ਸਾਦਿਮੋਹਿਲਾਦੀਅਹੰਕਾਰੇ॥ਦੋਸੁਨਾਹੀਪ੍ਰਭਕਰਣੈਹਾਰੇ॥੩॥
ਸਾਧਸੰਗਿਮਿਟੇਭਰਮਅੰਧਾਰੇ॥ਨਾਨਕਮੇਲੀਸਿਰਜਣਹਾਰੇ॥੪॥੨੫॥੭੬॥ਆਸਾ
ਮਹਲਾ ੫ ॥ਚਰਨਕਮਲਕੀਆਸਪਿਆਰੇ॥ਜਮਕੰਕਰਨਸਿਗਏਵਿਚਾਰੇ॥੧॥
ਤੂਚਿਤਿਆਵਹਿਤੇਰੀਮਇਆ॥ਸਿਮਰਤਨਾਮਸਗਲਰੋਗਖਇਆ॥੧॥ਰਹਾਉ॥
ਅਨਿਕਦੂਖਦੇਵਹਿਅਵਰਾਕਉ॥ਪਹੁਚਿਨਸਾਕਹਿਜਨਤੇਰੇਕਉ॥੨॥ਦਰਸਤੇਰੇਕੀ
ਪਿਆਸਮਨਿਲਾਗੀ॥ਸਹਜਅਨੰਦਬਸੈਬੈਰਾਗੀ॥੩॥ਨਾਨਕਕੀਅਰਦਾਸਿਸੁਣੀਜੈ
॥ਕੇਵਲਨਾਮੁਰਿਦੇਮਹਿਦੀਜੈ॥੪॥੨੬॥੭੭॥ਆਸਾਮਹਲਾ ੫ ॥ਮਨੁਤ੍ਰਿਪ
ਤਾਨੋਮਿਟੇਜੰਜਾਲਾ॥ਪ੍ਰਭੁਅਪਨਾਹੋਇਆਕਿਰਪਾਲਾ॥੧॥ਸੰਤਪ੍ਰਸਾਦਿਭਲੀਬਨੀ
॥ਜਾਕੈਗ੍ਰਿਹਿਸਭੁਕਿਛੁਹੈਪੂਰਨਸੋਭੇਟਿਆਨਿਰਭੈਧਨੀ॥੧॥ਰਹਾਉ॥ਨਾਮੁਦ੍ਰਿੜਾਇ
ਆਸਾਧਕ੍ਰਿਪਾਲਾ॥ਮਿਟਿਗਈਭੂਖਮਹਾਬਿਕਰਾਲਾ॥੨॥ਠਾਕੁਰਿਅਪੁਨੈਕੀਨੀਦਾ
ਤਿ॥ਜਲਨਿਬੁਝੀਮਨਿਹੋਈਸਾਂਤਿ॥੩॥ਮਿਟਿਗਈਭਾਲਮਨੁਸਹਜਿਸਮਾਨਾ॥
ਨਾਨਕਪਾਇਆਨਾਮਖਜਾਨਾ॥੪॥੨੭॥੭੮॥ਆਸਾਮਹਲਾ ੫ ॥ਠਾਕੁਰਸਿਉ
ਜਾਕੀਬਨਿਆਈ॥ਭੋਜਨਪੂਰਨਰਹੇਅਘਾਈ॥੧॥ਕਛੂਨਥੋਰਾਹਰਿਭਗਤਨਕਉ
॥ਖਾਤਖਰਚਤਬਿਲਛਤਦੇਵਨਕਉ॥੧॥ਰਹਾਉ॥ਜਾਕਾਧਨੀਅਗਮਗੁਸਾਈ
॥ਮਾਨੁਖਕੀਕਹੁਕੇਤਚਲਾਈ॥੨॥ਜਾਕੀਸੇਵਾਦਸਅਸਟਸਿਧਾਈ॥ਪਲਕਦਿਸ
ਟਿਤਾਕੀਲਾਗਹੁਪਾਈ॥੩॥ਜਾਕਉਦਇਆਕਰਹੁਮੇਰੇਸੁਆਮੀ॥ਕਹੁਨਾਨਕਨਾਹਿਤਿ
ਨਕਾਮੀ॥੪॥੨੮॥੭੯॥ਆਸਾਮਹਲਾ ੫ ॥ਜਉਮੈਅਪੁਨਾਸਤਿਗੁਰੁਧਿ
ਆਇਆ॥ਤਬਮੇਰੈਮਨਿਮਹਾਸੁਖੁਪਾਇਆ॥੧॥ਮਿਟਿਗਈਗਣਤਬਿਨਾਸਿਉ
ਸੰਸਾ॥ਨਾਮਿਰਤੇਜਨਭਏਭਗਵੰਤਾ॥੧॥ਰਹਾਉ॥ਜਉਮੈਅਪੁਨਾਸਾਹਿਬੁਚੀਤਿ॥

ਤਉਭਉਮਿਟਿਓਮੇਰੇਮੀਤ॥੨॥ਜਉਮੈਓਟਗਹੀਪ੍ਰਭਤੇਰੀ॥ਤਾਂਪੂਰਨਹੋਈਮਨਸਾਮੇਰੀ॥ ੧੯੫
੩॥ਦੇਖਿਚਲਿਤਮਨਿਭਏਦਿਲਾਸਾ॥ਨਾਨਕਦਾਸਤੇਰਾਭਰਵਾਸਾ॥੪॥੨੯॥੮੦॥ਆ
ਸਾਮਹਲਾ ੫ ॥ਅਨਦਿਨੁਮੂਸਾਲਾਜੁਟੁਕਾਈ॥ਗਿਰਤਕੂਪਮਹਿਖਾਹਿਮਿਠਾ
ਈ॥੧॥ਸੋਚਤਸਾਚਤਰੈਨਿਬਿਹਾਨੀ॥ਅਨਿਕਰੰਗਮਾਇਆਕੇਚਿਤਵਤਕਬਹੂਨਸਿ
ਮਰੈਸਾਰਿੰਗਪਾਨੀ॥੧॥ਰਹਾਉ॥ਦ੍ਰੁਮਕੀਛਾਇਆਨਿਹਚਲਗ੍ਰਿਹੁਬਾਂਧਿਆ॥ਕਾ
ਲਕੈਫਾਂਸਿਸਕਤਸਰੁਸਾਂਧਿਆ॥੨॥ਬਾਲੂਕਨਾਰਾਤਰੰਗਮੁਖਿਆਇਆ॥ਸੋਥਾ
ਨੁਮੂੜਿਨਿਹਚਲੁਕਰਿਪਾਇਆ॥੩॥ਸਾਧਸੰਗਿਜਪਿਓਹਰਿਰਾਇ॥ਨਾਨਕਜੀਵੈਹਰਿ
ਗੁਣਗਾਇ॥੪॥੩੦॥੮੧॥ਆਸਾਮਹਲਾ ੫ ॥ਦੁਤੁਕੇ॥ ॥ਉਨਕੈਸੰਗਿ
ਤੂਕਰਤੀਕੇਲ॥ਉਨਕੈਸੰਗਿਹਮਤੁਮਸੰਗਿਮੇਲ॥ਉਨ੍ਹਕੈਸੰਗਿਤੁਮਸਭੁਕੋਊਲੋਰੈ॥
ਓਸੁਬਿਨਾਕੋਊਮੁਖੁਨਹੀਜੋਰੈ॥੧॥ਤੇਬੈਰਾਗੀਕਹਾਸਮਾਏ॥ਤਿਸੁਬਿਨੁਤੁਹੀਦੁਹੇਰੀਰੀ
॥੧॥ਰਹਾਉ॥ਉਨਕੈਸੰਗਿਤੂਗ੍ਰਿਹਮਹਿਮਾਹਰਿ॥ਉਨ੍ਹਕੈਸੰਗਿਤੂਹੋਈਹੈਜਾਹਰਿ॥ਉ
ਨਕੈਸੰਗਿਤੂਰਖੀਪਪੋਲਿ॥ਓਸੁਬਿਨਾਤੂੰਛੁਟਕੀਰੋਲਿ॥੨॥ਉਨਕੈਸੰਗਿਤੇਰਾਮਾਨੁਮ
ਹਤੁ॥ਉਨਕੈਸੰਗਿਤੁਮਸਾਕੁਜਗਤੁ॥ਉਨਕੈਸੰਗਿਤੇਰੀਸਭਬਿਧਿਥਾਟੀ॥ਓਸੁਬਿਨਾ
ਤੂੰਹੋਈਹੈਮਾਟੀ॥੩॥ਓਹੁਬੈਰਾਗੀਮਰੈਨਜਾਇ॥ਹੁਕਮੇਬਾਧਾਕਾਰਕਮਾਇ॥ਜੋੜਿਵਿ
ਛੋੜੇਨਾਨਕਥਾਪਿ॥ਅਪਨੀਕੁਦਰਤਿਜਾਣੈਆਪਿ॥੪॥੩੧॥੮੨॥ਆਸਾਮਹਲਾ
੫ ॥ਨਾਓਹੁਮਰਤਾਨਾਹਮਡਰਿਆ॥ਨਾਓਹੁਬਿਨਸੈਨਾਹਮਕੜਿਆ॥ਨਾਓਹੁ
ਨਿਰਧਨੁਨਾਹਮਭੂਖੇ॥ਨਾਓਸੁਦੂਖੁਨਹਮਕਉਦੂਖੇ॥੧॥ਅਵਰੁਨਕੋਊਮਾਰਨਵਾਰਾ॥
ਜੀਅਉਹਮਾਰਾਜੀਉਦੇਨਹਾਰਾ॥੧॥ਰਹਾਉ॥ਨਾਉਸੁਬੰਧਨਨਾਹਮਬਾਧੇ॥ਨਾਉਸੁਧੰ
ਧਾਨਾਹਮਧਾਧੇ॥ਨਾਉਸੁਮੈਲੁਨਹਮਕਉਮੈਲਾ॥ਓਸੁਅਨੰਦੁਤਹਮਸਦਕੇਲਾ॥੨॥
ਨਾਉਸੁਸੋਚੁਨਹਮਕਉਸੋਚਾ॥ਨਾਉਸੁਲੇਪੁਨਹਮਕਉਪੋਚਾ॥ਨਾਉਸੁਭੂਖਨਹਮਕ
ਉਤ੍ਰਿਸਨਾ॥ਜਾਉਹੁਨਿਰਮਲੁਤਾਂਹਮਜਚਨਾ॥੩॥ਹਮਕਿਛੁਨਾਹੀਏਕੈਓਹੀ॥ਆ
ਗੈਪਾਛੈਏਕੋਸੋਈ॥ਨਾਨਕਗੁਰਿਖੋਏਭ੍ਰਮਭੰਗਾ॥ਹਮਓਇਮਿਲਿਹੋਏਇਕਰੰਗਾ॥
੪॥੩੨॥੮੩॥ਆਸਾਮਹਲਾ ੫ ॥ਅਨਿਕਭਾਂਤਿਕਰਿਸੇਵਾਕਰੀਐ॥ਜੀ

ਉਪ੍ਰਾਨਧਨੁਆਗੈਧਰਉ॥ਪਾਨੀਪਖਾਕਰਉਤਜਿਅਭਿਮਾਨੁ॥ਅਨਿਕਬਾਰਜਾਈਕੁ
ਰਬਾਨੁ॥੧॥ਸਾਈਸੁਹਾਗਣਿਜੋਪ੍ਰਭਭਾਈ॥ਤਿਸਕੈਸੰਗਿਮਿਲਉਮੇਰੀਮਾਈ॥੧॥ਰਹਾ
ਉ॥ਦਾਸਨਿਦਾਸੀਕੀਪਨਿਹਾਰਿ॥ਉਨਕੀਰੇਣੁਬਸੈਜੀਅਨਾਲਿ॥ਮਾਥੈਭਾਗੁਤਪਾਵਉਉਸ
ਸੰਗਾ॥ਮਿਲੈਸੁਆਮੀਅਪੁਨੈਰੰਗਾ॥੨॥ਜਪਤਪਦੇਵਉਸਭਨੇਮਾ॥ਕਰਮਧਰਮਅਰਪ
ਉਸਭਹੋਮਾ॥ਗਰਬੁਮੋਹੁਤਜਿਹੋਵਉਰੇਨਾ॥ਉਨਕੈਸੰਗਿਦੇਖਉਪ੍ਰਭੁਨੈਨਾ॥੩॥ਨਿਮਖਨਿ
ਮਖਏਹੀਆਰਾਧਉ॥ਦਿਨਸੁਰੈਣਿਏਹਸੇਵਾਸਾਧਉ॥ਭਏਕ੍ਰਿਪਾਲਗੁਪਾਲਗੋਬਿੰਦ
॥ਸਾਧਸੰਗਿਨਾਨਕਬਖਸਿੰਦ॥੪॥੩੩॥੮੪॥ਆਸਾਮਹਲਾ ੫ ॥ਪ੍ਰਭਕੀਪ੍ਰੀਤਿ
ਸਦਾਸੁਖੁਹੋਇ॥ਪ੍ਰਭਕੀਪ੍ਰੀਤਿਦੁਖੁਲਗੈਨਕੋਇ॥ਪ੍ਰਭਕੀਪ੍ਰੀਤਿਹਉਮੈਮਲੁਖੋਇ॥ਪ੍ਰ
ਭਕੀਪ੍ਰੀਤਿਸਦਨਿਰਮਲਹੋਇ॥੧॥ਸੁਨਹੁਮੀਤਐਸਾਪ੍ਰੇਮਪਿਆਰੁ॥ਜੀਅਪ੍ਰਾਨਘਟ
ਘਟਆਧਾਰੁ॥੧॥ਰਹਾਉ॥ਪ੍ਰਭਕੀਪ੍ਰੀਤਿਭਏਸਗਲਨਿਧਾਨ॥ਪ੍ਰਭਕੀਪ੍ਰੀਤਿਰਿਦੈਨਿ
ਰਮਲਨਾਮ॥ਪ੍ਰਭਕੀਪ੍ਰੀਤਿਸਦਸੋਭਾਵੰਤ॥ਪ੍ਰਭਕੀਪ੍ਰੀਤਿਸਭਮਿਟੀਹੈਚਿੰਤ॥੨॥ਪ੍ਰਭ
ਕੀਪ੍ਰੀਤਿਇਹੁਭਵਜਲੁਤਰੈ॥ਪ੍ਰਭਕੀਪ੍ਰੀਤਿਜਮਤੇਨਹੀਡਰੈ॥ਪ੍ਰਭਕੀਪ੍ਰੀਤਿਸਗਲਉ
ਧਾਰੈ॥ਪ੍ਰਭਕੀਪ੍ਰੀਤਿਚਲੈਸੰਗਾਰੈ॥੩॥ਆਪਹੁਕੋਈਮਿਲੈਨਭੂਲੈ॥ਜਿਸੁਕ੍ਰਿਪਾਲੁਤਿ
ਸੁਸਾਧਸੰਗਿਘੂਲੈ॥ਕਹੁਨਾਨਕਤੇਰੈਕੁਰਬਾਣੁ॥ਸੰਤਓਟਪ੍ਰਭਤੇਰਾਤਾਣੁ॥੪॥੩੪॥
੮੫॥ਆਸਾਮਹਲਾ ੫ ॥ਭੂਪਤਿਹੋਇਕੈਰਾਜੁਕਮਾਇਆ॥ਕਰਿਕਰਿਅਨਰਥ
ਵਿਹਾਝੀਮਾਇਆ॥ਸੰਚਤਸੰਚਤਥੈਲੀਕੀਨੀ॥ਪ੍ਰਭਿਉਸਤੇਡਾਰਿਅਵਰਕਉਦੀਨੀ
॥੧॥ਕਾਚਗਗਰੀਆਅੰਭਮਝਰੀਆ॥ਗਰਬਿਗਰਬਿਉਆਹੂਮਹਿਪਰੀਆ॥੧॥ਰਹਾ
ਉ॥ਨਿਰਭਉਹੋਇਓਭਇਆਨਿਹੰਗਾ॥ਚੀਤਿਨਆਇਓਕਰਤਾਸੰਗਾ॥ਲਸਕਰਜੋੜੇ
ਕੀਆਸੰਬਾਹਾ॥ਨਿਕਸਿਆਫੂਕਤਹੋਇਗਇਓਸੁਆਹਾ॥੨॥ਊਚੇਮੰਦਰਮਹਲਅਰੁ
ਰਾਨੀ॥ਹਸਤਘੋੜੇਜੋੜੇਮਨਿਭਾਨੀ॥ਵਡਪਰਵਾਰੁਪੂਤਅਰੁਧੀਆ॥ਮੋਹਿਪਚੇਪਚਿ
ਅੰਧਾਮੂਆ॥੩॥ਜਿਨਹਿਉਪਾਹਾਤਿਨਹਿਬਿਨਾਹਾ॥ਰੰਗਰਸਾਜੈਸੇਸੁਪਨਾਹਾ॥ਸੋਈਮੁ
ਕਤਾਤਿਸੁਰਾਜੁਮਾਲੁ॥ਨਾਨਕਦਾਸਜਿਸੁਖਸਮੁਦਇਆਲੁ॥੪॥੩੫॥੮੬॥ਆਸਾਮ
ਹਲਾ ੫ ॥ਇਨ੍ਹਸਿਉਪ੍ਰੀਤਿਕਰੀਘਨੇਰੀ॥ਜਉਮਿਲੀਐਤਉਵਧੈਵਧੇਰੀ॥

ਗਲਿਚਮੜੀਜਉਛੋਡੈਨਾਹੀ॥ਲਾਗਿਛੁਟੋਸਤਿਗੁਰਕੀਪਾਈ॥੧॥ਜਗਮੋਹਨੀਹਮਤਿਆ
ਗਿਗਵਾਈ॥ਨਿਰਗੁਨੁਮਿਲਿਓਵਜੀਵਧਾਈ॥੧॥ਰਹਾਉ॥ਐਸੀਸੁੰਦਰਿਮਨਕਉਮੋ
ਹੈ॥ਬਾਟਿਘਾਟਿਗ੍ਰਿਹਿਬਨਿਬਨਿਜੋਹੈ॥ਮਨਿਤਨਿਲਾਗੈਹੋਇਕੈਮੀਠੀ॥ਗੁਰਪ੍ਰਸਾਦਿ
ਮੈਖੋਟੀਡੀਠੀ॥੨॥ਅਗਰਕਉਸਕੇਵਡੇਠਗਾਊ॥ਛੋਡਹਿਨਾਹੀਬਾਪਨਮਾਊ॥ਮੇਲੀਅ
ਪੁਨੇਉਨਿਲੇਬਾਂਧੇ॥ਗੁਰਕਿਰਪਾਤੇਮੈਸਗਲੇਸਾਧੇ॥੩॥ਅਬਮੋਰੈਮਨਿਭਇਆਅਨੰ
ਦ॥ਭਉਚੂਕਾਟੂਟੇਸਭਿਫੰਦ॥ਕਹੁਨਾਨਕਜਾਸਤਿਗੁਰੁਪਾਇਆ॥ਘਰੁਸਗਲਾਮੈਸੁਖੀ
ਬਸਾਇਆ॥੪॥੩੬॥੮੭॥ਆਸਾਮਹਲਾ ੫ ॥ਆਠਪਹਰਨਿਕਟਿਕਰਿਜਾ
ਨੈ॥ਪ੍ਰਭਕਾਕੀਆਮੀਠਾਮਾਨੈ॥ਏਕੁਨਾਮੁਸੰਤਨਆਧਾਰੁ॥ਹੋਇਰਹੇਸਭਕੀਪਗਛਾਰੁ॥੧॥
ਸੰਤਰਹਤਸੁਨਹੁਮੇਰੇਭਾਈ॥ਉਆਕੀਮਹਿਮਾਕਥਨੁਨਜਾਈ॥੧॥ਰਹਾਉ॥ਵਰਤਣਿ
ਜਾਕੈਕੇਵਲਨਾਮ॥ਅਨਦਰੂਪਕੀਰਤਨੁਬਿਸ੍ਰਾਮ॥ਮਿਤ੍ਰਸਤ੍ਰੁਜਾਕੈਏਕਸਮਾਨੈ॥ਪ੍ਰਭਅ
ਪੁਨੇਬਿਨੁਅਵਰੁਨਜਾਨੈ॥੨॥ਕੋਟਿਕੋਟਿਅਘਕਾਟਨਹਾਰਾ॥ਦੁਖਦੂਰਿਕਰਨਜੀਅ
ਕੇਦਾਤਾਰਾ॥ਸੂਰਬੀਰਬਚਨਕੇਬਲੀ॥ਕਉਲਾਬਪੁਰੀਸੰਤੀਛਲੀ॥੩॥ਤਾਕਾਸੰਗੁ
ਬਾਛਹਿਸੁਰਦੇਵ॥ਅਮੋਘਦਰਸੁਸਫਲਜਾਕੀਸੇਵ॥ਕਰਜੋੜਿਨਾਨਕੁਕਰੇਅਰਦਾਸਿ
॥ਮੋਹਿਸੰਤਹਟਹਲਦੀਜੈਗੁਣਤਾਸਿ॥੪॥੩੭॥੮੮॥ਆਸਾਮਹਲਾ ੫ ॥
ਸਗਲਸੂਖਜਪਿਏਕੈਨਾਮ॥ਸਗਲਧਰਮਹਰਿਕੇਗੁਣਗਾਮ॥ਮਹਾਪਵਿਤ੍ਰਸਾਧਕਾਸੰ
ਗੁ॥ਜਿਸੁਭੇਟਤਲਾਗੈਪ੍ਰਭਰੰਗੁ॥੧॥ਗੁਰਪ੍ਰਸਾਦਿਓਇਆਨੰਦਪਾਵੈ॥ਜਿਸੁਸਿਮਰਤ
ਮਨਿਹੋਇਪ੍ਰਗਾਸਾਤਾਕੀਗਤਿਮਿਤਿਕਹਨੁਨਜਾਵੈ॥੧॥ਰਹਾਉ॥ਵਰਤਨੇਮਮਜਨਤਿਸੁ
ਪੂਜਾ॥ਬੇਦਪੁਰਾਨਤਿਨਿਸਿੰਮ੍ਰਿਤਿਸੁਨੀਜਾ॥ਮਹਾਪੁਨੀਤਜਾਕਾਨਿਰਮਲਥਾਨੁ॥ਸਾਧਸੰ
ਗਤਿਜਾਕੈਹਰਿਹਰਿਨਾਮੁ॥੨॥ਪ੍ਰਗਟਿਓਸੋਜਨੁਸਗਲੇਭਵਨ॥ਪਤਿਤਪੁਨੀਤਤਾਕੀ
ਪਗਰੇਨ॥ਜਾਕਉਭੇਟਿਓਹਰਿਹਰਿਰਾਇ॥ਤਾਕੀਗਤਿਮਿਤਿਕਥਨੁਨਜਾਇ॥੩॥ਆ
ਠਪਹਰਕਰਜੋੜਿਧਿਆਵਉ॥ਉਨਸਾਧਾਕਾਦਰਸਨੁਪਾਵਉ॥ਮੋਹਿਗਰੀਬਕਉਲੇਹੁ
ਰਲਾਇ॥ਨਾਨਕਆਇਪਏਸਰਣਾਇ॥੪॥੩੮॥੮੯॥ਆਸਾਮਹਲਾ ੫ ॥
ਆਠਪਹਰਉਦਕਇਸਨਾਨੀ॥ਸਦਹੀਭੋਗੁਲਗਾਇਸੁਗਿਆਨੀ॥ਬਿਰਥਾਕਾਹੂਛੋਡੈਨ

ਜੀ॥ਬਹੁਰਿਬਹੁਰਿਤਿਸੁਲਾਗਹਪਾਈ॥੧॥ਸਾਲਗਿਰਾਮੁਹਮਾਰੈਸੇਵਾ॥ਪੂਜਾਅਰਚਾਬੰ
ਦਨਦੇਵਾ॥੧॥ਰਹਾਉ॥ਘੰਟਾਜਾਕਾਸੁਨੀਐਚਹੁਕੁੰਟ॥ਆਸਨੁਜਾਕਾਸਦਾਬੈਕੁੰਠ॥ਜਾਕ
ਾਚਵਰੁਸਭਊਪਰਿਝੂਲੈ॥ਤਾਕਾਧੂਪੁਸਦਾਪਰਫੁਲੈ॥੨॥ਘਟਿਘਟਿਸੰਪਟੁਹੈਰੇਜਾਕਾ॥
ਅਭਗਸਭਾਸੰਗਿਹੈਸਾਧਾ॥ਆਰਤੀਕੀਰਤਨੁਸਦਾਅਨੰਦ॥ਮਹਿਮਾਸੁੰਦਰਸਦਾਬੇਅੰਤ
॥੩॥ਜਿਸਹਿਪਰਾਪਤਿਤਿਸਹੀਲਹਨਾ॥ਸੰਤਚਰਨਓਹੁਆਇਓਸਰਨਾ॥ਹਾਥਚੜਿਓ
ਹਰਿਸਾਲਗਿਰਾਮੁ॥ਕਹੁਨਾਨਕਗੁਰਿਕੀਨੋਦਾਨੁ॥੪॥੩੯॥੯੦॥ਆਸਾਮਹਲਾ੫
ਪੰਚਪਦਾ॥੧ ॥ਜਿਹਪੈਡੈਲੂਟੀਪਨਿਹਾਰੀ॥ਸੋਮਾਰਗੁਸੰਤਨਦੂਰਾਰੀ॥੧॥ਸਤਿਗੁਰ
ਪੂਰੈਸਾਚੁਕਹਿਆ॥ਨਾਮਤੇਰੇਕੀਮੁਕਤੇਬੀਥੀਜਮਕਾਮਾਰਗੁਦੂਰਿਰਹਿਆ॥੧॥ਰਹਾਉ॥
ਜਹਲਾਲਚਜਾਗਾਤੀਘਾਟ॥ਦੂਰਿਰਹੀਉਹਜਨਤੇਬਾਟ॥੨॥ਜਹਆਵਟੇਬਹੁਤਘ
ਨਸਾਥ॥ਪਾਰਬ੍ਰਹਮਕੇਸੰਗੀਸਾਧ॥੩॥ਚਿਤ੍ਰਗੁਪਤੁਸਭਲਿਖਤੇਲੇਖਾ॥ਭਗਤਜਨਾ
ਕਉਦ੍ਰਿਸਟਿਨਪੇਖਾ॥੪॥ਕਹੁਨਾਨਕਜਿਸੁਸਤਿਗੁਰੁਪੂਰਾ॥ਵਾਜੇਤਾਕੈਅਨਹਦਤੂਰਾ॥
੫॥੪੦॥੯੧॥ਆਸਾਮਹਲਾ੫ ਦੁਪਦਾ੧ ॥ਸਾਧੂਸੰਗਿਸਿਖਾਇਓਨਾਮੁ॥ਸਰਬ
ਮਨੋਰਥਪੂਰਨਕਾਮ॥ਬੁਝਿਗਈਤ੍ਰਿਸਨਾਹਰਿਜਸਹਿਅਘਾਨੇ॥ਜਪਿਜਪਿਜੀਵਾਸਾਰਿ
ਗਪਾਨੇ॥੧॥ਕਰਨਕਰਾਵਨਸਰਨਿਪਰਿਆ॥ਗੁਰਪ੍ਰਸਾਦਿਸਹਜਘਰੁਪਾਇਆਮਿਟਿ
ਆਅੰਧੇਰਾਚੰਦੁਚੜਿਆ॥੧॥ਰਹਾਉ॥ਲਾਲਜਵੇਹਰਭਰੇਭੰਡਾਰ॥ਤੋਟਿਨਆਵੈਜ
ਪਿਨਿਰੰਕਾਰ॥ਅੰਮ੍ਰਿਤਸਬਦੁਪੀਵੈਜਨੁਕੋਇ॥ਨਾਨਕਤਾਕੀਪਰਮਗਤਿਹੋਇ॥੨॥੪
੧॥੯੨॥ਆਸਾਮਹਲਾ੫ ਘਰੁ੭ ॥ਹਰਿਕਾਨਾਮੁਰਿਦੈਨਿਤਧਿਆਈ॥ਸੰਗੀ
ਸਾਥੀਸਗਲਤਰਾਂਈ॥੧॥ਗੁਰੁਮੇਰੈਸੰਗਿਸਦਾਹੈਨਾਲੇ॥ਸਿਮਰਿਸਿਮਰਿਤਿਸੁਸਦਾਸ
ਮ੍ਹਾਲੇ॥੧॥ਰਹਾਉ॥ਤੇਰਾਕੀਆਮੀਠਾਲਾਗੈ॥ਹਰਿਨਾਮੁਪਦਾਰਥੁਨਾਨਕੁਮਾਂਗੈ॥੨॥੪੨॥
੯੩॥ਆਸਾਮਹਲਾ੫ ॥ਸਾਧੂਸੰਗਤਿਤਰਿਆਸੰਸਾਰੁ॥ਹਰਿਕਾਨਾਮੁਮਨਹਿਆਧ
ਰੁ॥੧॥ਚਰਨਕਮਲਗੁਰਦੇਵਪਿਆਰੇ॥ਪੂਜਹਿਸੰਤਹਰਿਪ੍ਰੀਤਿਪਿਆਰੇ॥੧॥ਰਹਾਉ
॥ਜਾਕੈਮਸਤਕਿਲਿਖਿਆਭਾਗੁ॥ਕਹੁਨਾਨਕਤਾਕਾਥਿਰੁਸੋਹਾਗੁ॥੨॥੪੩॥੯੪॥
ਆਸਾਮਹਲਾ੫ ॥ਮੀਠੀਆਗਿਆਪਿਰਕੀਲਾਗੀ॥ਸਉਕਨਿਘਰਕੀਕੰਤਿ

ਤਿਆਗੀ॥ਪ੍ਰਿਅਸੋਹਾਗਨਿਸੀਗਾਰਿਕਰੀ॥ਮਨਮੇਰੇਕੀਤਪਤਿਹਰੀ॥੧॥ਭਲੋਭਇ
ਓਪ੍ਰਿਅਕਹਿਆਮਾਨਿਆ॥ਸੂਖੁਸਹਜੁਇਸੁਘਰਕਾਜਾਨਿਆ॥ਰਹਾਉ॥ਹਉਬੰਦੀਪ੍ਰਿ
ਅਖਿਜਮਤਦਾਰ॥ਓਹੁਅਬਿਨਾਸੀਅਗਮਅਪਾਰ॥ਲੇਪਖਾਪ੍ਰਿਅਝਲਉਪਾਏ॥ਭਾ
ਗਿਗਏਪੰਚਦੂਤਲਾਵੇ॥੨॥ਨਾਮੈਕੁਲੁਨਾਸੋਭਾਵੰਤ॥ਕਿਆਜਾਨਾਕਿਉਭਾਨੀਕੰਤ
॥ਮੋਹਿਅਨਾਥਗਰੀਬਨਿਮਾਨੀ॥ਕੰਤਪਕਰਿਹਮਕੀਨੀਰਾਨੀ॥੩॥ਜਬਮੁਖਿਪ੍ਰੀਤਮੁਸਾ
ਜਨੁਲਾਗਾ॥ਸੂਖਸਹਜਮੇਰਾਧਨੁਸੋਹਾਗਾ॥ਕਹੁਨਾਨਕਮੋਰੀਪੂਰਨਆਸਾ॥ਸਤਿਗੁਰਮੇ
ਲੀਪ੍ਰਭਗੁਣਤਾਸਾ॥੪॥੧॥੯੫॥ਆਸਾਮਹਲਾ੫ ॥ਮਾਥੈਤ੍ਰਿਕੁਟੀਦ੍ਰਿਸਟਿ
ਕਰੂਰਿ॥ਬੋਲੈਕਉੜਾਜਿਹਬਾਕੀਫੂੜਿ॥ਸਦਾਭੂਖੀਪਿਰੁਜਾਨੈਦੂਰਿ॥੧॥ਐਸੀਇ
ਸਤ੍ਰੀਇਕਰਾਮਿਉਪਾਈ॥ਉਨਿਸਭੁਜਗੁਖਾਇਆਹਮਗੁਰਿਰਾਖੇਮੇਰੇਭਾਈ॥ਰਹਾਉ
॥ਪਾਇਠਗਉਲੀਸਭੁਜਗੁਜੋਹਿਆ॥ਬ੍ਰਹਮਾਬਿਸਨੁਮਹਾਦੇਉਮੋਹਿਆ॥ਗੁਰਮੁਖਿ
ਨਾਮਿਲਗੇਸੇਸੋਹਿਆ॥੨॥ਵਰਤਨੇਮਕਰਿਥਾਕੇਪੁੰਨਹਚਰਨਾ॥ਤਟਤੀਰਥਭਵੇਸਭ
ਧਰਨਾ॥ਸੇਉਬਰੇਜਿਸਤਿਗੁਰਕੀਸਰਨਾ॥੩॥ਮਾਇਆਮੋਹਿਸਭੋਜਗੁਬਾਧਾ॥
ਹਉਮੈਪਚੈਮਨਮੁਖਮੂਰਖਾ॥ਗੁਰਨਾਨਕਬਾਹਪਕਰਿਹਮਰਾਖਾ॥੪॥੨॥੯੬॥
ਆਸਾਮਹਲਾ੫ ॥ਸਰਬਦੂਖਜਬਬਿਸਰਹਿਸੁਆਮੀ॥ਈਹਾਊਹਾਕਾਮਿ
ਨਪ੍ਰਾਨੀ॥੧॥ਸੰਤਤ੍ਰਿਪਤਾਸੇਹਰਿਹਰਿਧ੍ਹਾਇ॥ਕਰਿਕਿਰਪਾਅਪੁਨੈਨਾਇਲਾਏਸਰਬ
ਸੂਖਪ੍ਰਭਤੁਮਰੀਰਜਾਇ॥ਰਹਾਉ॥ਸੰਗਿਹੋਵਤਕਉਜਾਨਤਦੂਰਿ॥ਸੋਜਨੁਮਰਤਾਨਿ
ਤਨਿਤਝੂਰਿ॥੨॥ਜਿਨਿਸਭੁਕਿਛੁਦੀਆਤਿਸੁਚਿਤਵਤਨਾਹਿ॥ਮਹਾਬਿਖਿਆਮਹਿ
ਦਿਨੁਰੈਨਿਜਾਹਿ॥੩॥ਕਹੁਨਾਨਕਪ੍ਰਭੁਸਿਮਰਹੁਏਕ॥ਗਤਿਪਾਈਐਗੁਰਪੂਰੇਟੇਕ॥
੪॥੩॥੯੭॥ਆਸਾਮਹਲਾ੫ ॥ਨਾਮੁਜਪਤਮਨੁਤਨੁਸਭੁਹਰਿਆ॥ਕਲਮ
ਲਦੋਖਸਗਲਪਰਹਰਿਆ॥੧॥ਸੋਈਦਿਵਸੁਭਲਾਮੇਰੇਭਾਈ॥ਹਰਿਗੁਨਗਾਇਪਰ
ਮਗਤਿਪਾਈ॥ਰਹਾਉ॥ਸਾਧਜਨਾਕੇਪੂਜੇਪੈਰ॥ਮਿਟੇਉਪਦ੍ਰਹਮਨਤੇਬੈਰ॥੨॥ਗੁਰਪੂ
ਰੇਮਿਲਿਝਗਰੁਚੁਕਾਇਆ॥ਪੰਚਦੂਤਸਭਿਵਸਗਤਿਆਇਆ॥੩॥ਜਿਸੁਮਨਿ
ਵਸਿਆਹਰਿਕਾਨਾਮੁ॥ਨਾਨਕਤਿਸੁਊਪਰਿਕੁਰਬਾਨ॥੪॥੪॥੯੮॥ਆਸਾਮਹਲਾ

੫ ॥ਗਾਵਿਲੇਹਿਤੂਗਾਵਨਹਾਰੇ॥ਜੀਅਪਿੰਡਕੇਪ੍ਰਾਨਅਧਾਰੇ॥ਜਾਕੀਸੇਵਾਸਰਬਸੁ
ਖਪਾਵਹਿ॥ਅਵਰਕਾਹੂਪਹਿਬਹੁੜਿਨਜਾਵਹਿ॥੧॥ਸਦਾਅਨੰਦਅਨੰਦੀਸਾਹਿਬੁਗੁ
ਨਨਿਧਾਨਨਿਤਨਿਤਜਾਪੀਐ॥ਬਲਿਹਾਰੀਤਿਸੁਸੰਤਪਿਆਰੇ॥ਜਿਸੁਪ੍ਰਸਾਦਿਪ੍ਰਭੁਮਨਿ
ਵਾਸੀਐ॥ਰਹਾਉ॥ਜਾਕਾਦਾਨੁਨਿਖੂਟੈਨਾਹੀ॥ਭਲੀਭਾਤਿਸਭਸਹਜਿਸਮਾਹੀ॥
ਜਾਕੀਬਖਸਨਮੇਟੈਕੋਈ॥ਮਨਿਵਾਸਾਈਐਸਾਚਾਸੋਈ॥੨॥ਸਗਲਸਮਗ੍ਰੀਗ੍ਰਿਹਜਾ
ਕੈਪੂਰਨ॥ਪ੍ਰਭਕੇਸੇਵਕਦੂਖਨਝੂਰਨ॥ਓਟਿਗਹੀਨਿਰਭਉਪਦੁਪਾਈਐ॥ਸਾਸਿਸਾਸਿ
ਸੋਗੁਨਨਿਧਿਗਾਈਐ॥੩॥ਦੂਰਿਨਹੋਈਕਤਹੂਜਾਈਐ॥ਨਦਰਿਕਰੇਤਾਹਰਿਹਰਿ
ਪਾਈਐ॥ਅਰਦਾਸਿਕਰੀਪੂਰੇਗੁਰਪਾਸਿ॥ਨਾਨਕੁਮੰਗੈਹਰਿਧਨੁਰਾਸਿ॥੪॥੫॥੯੯॥
ਆਸਾਮਹਲਾ ੫ ॥ਪ੍ਰਥਮੇਮਿਟਿਆਤਨਕਾਦੂਖੁ॥ਮਨਸਗਲਕਉਹੋਆਸੁਖੁ॥
ਕਰਿਕਿਰਪਾਗੁਰਦੀਨੋਨਾਉ॥ਬਲਿਬਲਿਤਿਸੁਸਤਿਗੁਰਕਉਜਾਉ॥੧॥ਗੁਰੁਪੂਰਾ
ਪਾਇਓਮੇਰੇਭਾਈ॥ਰੋਗਸੋਗਸਭਦੂਖਬਿਨਾਸੇਸਤਿਗੁਰਕੀਸਰਣਾਈ॥ਰਹਾਉ॥ਗੁ
ਰਕੇਚਰਨਹਿਰਦੈਵਸਾਏ॥ਮਨਚਿੰਤਤਸਗਲੇਫਲਪਾਏ॥ਅਗਨਿਬੁਝੀਸਭਹੋਈ
ਸਾਂਤਿ॥ਕਰਿਕਿਰਪਾਗੁਰਿਕੀਨੀਦਾਤਿ॥੨॥ਨਿਥਾਵੇਕਉਗੁਰਿਦੀਨੋਥਾਨੁ॥ਨਿਮਾਨੇਕ
ਉਗੁਰਿਕੀਨੋਮਾਨੁ॥ਬੰਧਨਕਾਟਿਸੇਵਕਕਰਿਰਾਖੇ॥ਅੰਮ੍ਰਿਤਬਾਨੀਰਸਨਾਚਾਖੇ॥੩॥
ਵਡੈਭਾਗਿਪੂਜਗੁਰਚਰਨਾ॥ਸਗਲਤਿਆਗਿਪਾਈਪ੍ਰਭਸਰਨਾ॥ਗੁਰੁਨਾਨਕਜਾਕ
ਉਭਇਆਦਇਆਲਾ॥ਸੋਜਨੁਹੋਆਸਦਾਨਿਹਾਲਾ॥੪॥੬॥੧੦੦॥ ॥ਆਸਾਮਹਲਾ
੫ ॥ਸਤਿਗੁਰਸਾਚੈਦੀਆਭੇਜਿ॥ਚਿਰੁਜੀਵਨੁਉਪਜਿਆਸੰਜੋਗਿ॥ਉਦਰੈਮ
ਹਿਆਇਕੀਆਨਿਵਾਸੁ॥ਮਾਤਾਕੈਮਨਿਬਹੁਤੁਬਿਗਾਸੁ॥੧॥ਜੰਮਿਆਪੂਤੁਭਗਤੁ
ਗੋਵਿੰਦਕਾ॥ਪ੍ਰਗਟਿਆਸਭਮਹਿਲਿਖਿਆਧੁਰਕਾ॥ਰਹਾਉ॥ਦਸੀਮਾਸੀਹੁਕਮਿ
ਬਾਲਕਜਨਮੁਲੀਆ॥ਮਿਟਿਆਸੋਗੁਮਹਾਅਨੰਦੁਥੀਆ॥ਗੁਰਬਾਣੀਸਖੀਅਨੰ
ਦੁਗਾਵੈ॥ਸਾਚੇਸਾਹਿਬਕੈਮਨਿਭਾਵੈ॥੨॥ਵਧੀਵੇਲਿਬਹੁਪੀੜੀਚਾਲੀ॥ਧਰਮ
ਕਲਾਹਰਿਬੰਧਿਬਹਾਲੀ॥ਮਨਚਿੰਦਿਆਸਤਿਗੁਰੂਦਿਵਾਇਆ॥ਭਏਅਚਿੰਤ
ਏਕਲਿਵਲਾਇਆ॥੩॥ਜਿਉਬਾਲਕੁਪਿਤਾਊਪਰਿਕਰੇਬਹੁਮਾਣੁ॥ਬੁਲਾਇ

ਆਬੋਲੈਗੁਰਕੈਭਾਣਿ॥ਗੁਝੀਛੰਨੀਨਾਹੀਬਾਤ॥ਗੁਰੁਨਾਨਕੁਤੁਠਾਕੀਨੀਦਾਤਿ॥੪॥
੭॥੧੦੧॥ ॥ਆਸਾਮਹਲਾ ੫ ॥ਗੁਰਪੂਰੇਰਾਖਿਆਦੇਹਾਥ॥ਪ੍ਰਗਟੁਭਇਆਜ
ਨਕਾਪਰਤਾਪੁ॥੧॥ਗੁਰੁਗੁਰੁਜਪੀਗੁਰੂਗੁਰੁਧਿਆਈ॥ਜੀਅਕੀਅਰਦਾਸਿਗੁਰੂਪ
ਹਿਪਾਈ॥ਰਹਾਉ॥ਸਰਨਿਪਰੇਸਾਚੇਗੁਰਦੇਵਾ॥ਪੂਰਨਹੋਈਸੇਵਕਸੇਵਾ॥੨॥ਜੀਉ
ਪਿੰਡੁਜੋਬਨੁਰਾਖੈਪ੍ਰਾਨ॥ਕਹੁਨਾਨਕਗੁਰਕਉਕੁਰਬਾਨ॥੩॥੮॥੧੦੨॥
ਆਸਾਮਹਲਾ ੫ ਘਰੁ ੮ ਕਾਫੀ॥ ੴਸਤਿਗੁਰਪ੍ਰਸਾਦਿ॥
ਮੈਬੰਦਾਬੈਖਰੀਦੁਸਚੁਸਾਹਿਬੁਮੇਰਾ॥ਜੀਉਪਿੰਡੁਸਭੁਤਿਸਦਾਸਭੁਕਿਛੁਹੈਤੇਰਾ॥
੧॥ਮਾਣੁਨਿਮਾਣੇਤੂੰਧਣੀਤੇਰਾਭਰਵਾਸਾ॥ਬਿਨੁਸਾਚੇਅਨਟੇਕਹੈਸੋਜਾਣਹੁਕਾਚਾ॥
੧॥ਰਹਾਉ॥ਤੇਰਾਹੁਕਮੁਅਪਾਰਹੈਕੋਈਅੰਤੁਨਪਾਏ॥ਜਿਸੁਗੁਰੁਪੂਰਾਭੇਟਸੀਸੋਚਲੈਰ
ਜਾਏ॥੨॥ਚਤੁਰਾਈਸਿਆਣਪਾਕਿਤੈਕਾਮਿਨਆਈਐ॥ਤੁਠਾਸਾਹਿਬੁਜੋਦੇਵੈਸੋਈ
ਸੁਖੁਪਾਈਐ॥੩॥ਜੇਲਖਕਰਮਕਮਾਈਅਹਿਕਿਛੁਪਵੈਨਬੰਧਾ॥ਜਨਨਾਨਕਕੀਤ
ਨਾਮੁਧਰਹੋਰੁਛੋਡਿਆਧੰਧਾ॥੪॥੧॥੧੦੩॥ ॥ਆਸਾਮਹਲਾ ੫ ॥ਸਰਬਸੁਖ
ਮੈਭਾਲਿਆਹਰਿਜੇਵਡੁਨਕੋਈ॥ਗੁਰਤੁਠੇਤੇਪਾਈਐਸਚੁਸਾਹਿਬੁਸੋਈ॥੧॥ਬ
ਲਿਹਾਰੀਗੁਰਆਪਣੇਸਦਸਦਕੁਰਬਾਨਾ॥ਨਾਮੁਨਵਿਸਰਉਇਕੁਖਿਨੁਚਸਾਇਹੁ
ਕੀਜੈਦਾਨਾ॥੧॥ਰਹਾਉ॥ਭਾਗਠੁਸਚਾਸੋਇਹੈਜਿਸੁਹਰਿਧਨੁਅੰਤਰਿ॥ਸੋਛੂਟੈਮਹ
ਜਾਲਤੇਜਿਸੁਗੁਰਸਬਦੁਨਿਰੰਤਰਿ॥੨॥ਗੁਰਕੀਮਹਿਮਾਕਿਆਕਹਾਗੁਰੁਬਿਬੇਕ
ਸਤਸਰੁ॥ਓਹੁਆਦਿਜੁਗਾਦੀਜੁਗਹਜੁਗੁਪੂਰਾਪਰਮੇਸਰੁ॥੩॥ਨਾਮੁਧਿਆਵ
ਹੁਸਦਸਦਾਹਰਿਹਰਿਮਨੁਰੰਗੇ॥ਜੀਉਪ੍ਰਾਣਧਨੁਗੁਰੂਹੈਨਾਨਕਕੈਸੰਗੇ॥੪॥੨॥
੧੦੪॥ਆਸਾਮਹਲਾ ੫ ॥ਸਾਈਅਲਖੁਅਪਾਰੁਭੋਰੀਮਨਿਵਸੈ॥ਦੂਖੁਦਰ
ਦੁਰੋਗੁਮਾਇਮੈਡਾਹਭੁਨਸੈ॥੧॥ਹਉਵੰਞਾਕੁਰਬਾਣੁਸਾਈਆਪਣੇ॥ਹੋਵੈਅਨਦੁ
ਘਣਾਮਨਿਤਨਿਜਾਪਣੇ॥੧॥ਰਹਾਉ॥ਬਿੰਦਕਗਾਲ੍ਹਿਸੁਣੀਸਚੇਤਿਸੁਧਣੀ॥
ਸੁਖੀਹੂੰਸੁਖੁਪਾਇਮਾਇਨਕੀਮਗਣੀ॥੨॥ਨੈਣਪਸੰਦੋਸੋਇਪੇਖਿਮੁਸਤਾਕਭਈ॥
ਮੈਨਿਰਗੁਣਿਮੇਰੀਮਾਇਆਪਿਲੜਿਲਾਇਲਈ॥੩॥ਬੇਦਕਤੇਬਸੰਸਾਰ

ਭਾਹੂੰਬਾਹਰਾ॥ਨਾਨਕਕਾਪਾਤਿਸਾਹੁਦਿਸੈਜਾਹਰਾ॥੪॥੩॥੧੦੫॥ਆਸਾਮਹਲਾ੫
ਲਾਖਭਗਤਆਰਾਧਹਿਜਪਤੇਪੀਉਪੀਉ॥ਕਵਨਜੁਗਤਿਮੇਲਾਵਉਨਿਰਗੁਣਬਿ
ਖਈਜੀਉ॥੧॥ਤੇਰੀਟੇਕਗੋਵਿੰਦਗੋਪਾਲਦਇਆਲਪ੍ਰਭ॥ਤੂੰਸਭਨਾਕੇਨਾਥਤੇਰੀਸ੍ਰਿ
ਸਟਿਸਭ॥੧॥ਰਹਾਉ॥ਸਦਾਸਹਾਈਸੰਤਪੇਖਹਿਸਦਾਹਜੂਰਿ॥ਨਾਮਬਿਹੂਨੜਿਆਸੇਮ
ਰਨਿਵਿਸੂਰਿਵਿਸੂਰਿ॥੨॥ਦਾਸਦਾਸਤਣਭਾਇਮਿਟਿਆਤਿਨਾਗਉਣੁ॥ਵਿਸਰਿਆ
ਜਿਨਾਨਾਮੁਤਿਨਾੜਾਹਾਲੁਕਉਣੁ॥੩॥ਜੈਸੇਪਸੁਹਰਿਆਉਤੈਸਾਸੰਸਾਰੁਸਭ॥ਨਾਨਕਬੰਧ
ਨਕਾਟਿਮਿਲਾਵਹੁਆਪਿਪ੍ਰਭ॥੪॥੪॥੧੦੬॥ਆਸਾਮਹਲਾ੫ ॥ਹਭੇਥੋਕਵਿ
ਸਾਰਿਹਿਕੋਖਿਆਲੁਕਰਿ॥ਝੂਠਾਲਾਹਿਗੁਮਾਨੁਮਨੁਤਨੁਅਰਪਿਧਰਿ॥੧॥ਆਠਪਹਰ
ਸਾਲਾਹਿਸਿਰਜਨਹਾਰਤੂੰ॥ਜੀਵਾਂਤੇਰੀਦਾਤਿਕਿਰਪਾਕਰਹੁਮੂੰ॥੧॥ਰਹਾਉ॥ਸੋਈਕੰ
ਮੁਕਮਾਇਜਿਤੁਮੁਖੁਉਜਲਾ॥ਸੋਈਲਗੈਸਚਿਜਿਸੁਤੂੰਦੇਹਿਅਲਾ॥੨॥ਜੋਨਢਹੰਦੋ
ਮੂਲਿਸੋਘਰੁਰਾਸਿਕਰਿ॥ਹਿਕੋਚਿਤਿਵਸਾਇਕਦੇਨਜਾਇਮਰਿ॥੩॥ਤਿਨ੍ਹਾਪਿਆਰਾ
ਮੁਜੋਪ੍ਰਭਭਾਣਿਆ॥ਗੁਰਪਰਸਾਦਿਅਕਥੁਨਾਨਕਿਵਖਾਣਿਆ॥੪॥੫॥੧੦੭॥ਆਸਾ
ਮਹਲਾ੫ ॥ਜਿਨ੍ਹਾਨਵਿਸਰੈਨਾਮੁਸੇਕਿਨੇਹਿਆ॥ਭੇਦੁਨਜਾਣਹੁਮੂਲਿਸਾਂਈਜੇਹਿ
ਆ॥੧॥ਮਨੁਤਨੁਹੋਇਨਿਹਾਲੁਤੁਮ੍ਹਸੰਗਿਭੇਟਿਆ॥ਸੁਖੁਪਾਇਆਜਨਪਰਸਾਦਿਦੁਖੁਸ
ਭੁਮੇਟਿਆ॥੧॥ਰਹਾਉ॥ਜੇਤੇਖੰਡਬ੍ਰਹਮੰਡਉਧਾਰੇਤਿੰਨ੍ਹਖੇ॥ਜਿਨ੍ਹਮਨਿਵੁਠਾਆਪਿਪੂਰੇਭ
ਗਤਸੇ॥੨॥ਜਿਸਨੋਮੰਨੇਆਪਿਸੋਈਮਾਨੀਐ॥ਪ੍ਰਗਟਪੁਰਖੁਪਰਵਾਣੁਸਭਠਾਈਜਾਨੀ
ਐ॥੩॥ਦਿਨਸੁਰੈਣਿਆਰਾਧਿਸਮ੍ਹਾਲੇਸਾਹਸਾਹ॥ਨਾਨਕਕੀਲੋਚਾਪੂਰਿਸਚੇਪਾਤਿਸਾਹ
॥੪॥੬॥੧੦੮॥ਆਸਾਮਹਲਾ੫ ॥ਪੂਰਿਰਹਿਆਸ੍ਰਬਠਾਇਹਮਾਰਾਖਸਮੁਸੋਇ
॥ਏਕੁਸਾਹਿਬੁਸਿਰਿਛਤੁਦੂਜਾਨਾਹਿਕੋਇ॥੧॥ਜਿਉਭਾਵੈਤਿਉਰਾਖੁਰਾਖਣਹਾਰਿਆ
॥ਤੁਝਬਿਨੁਅਵਰੁਨਕੋਇਨਦਰਿਨਿਹਾਰਿਆ॥੧॥ਰਹਾਉ॥ਪ੍ਰਤਿਪਾਲੇਪ੍ਰਭੁਆਪਿਘਟਿ
ਘਟਿਸਾਰੀਐ॥ਜਿਸੁਮਨਿਵੁਠਾਆਪਿਤਿਸੁਨਵਿਸਾਰੀਐ॥੨॥ਜੋਕਿਛੁਕਰੇਸੁਆਪਿ
ਆਪਣਭਾਣਿਆ॥ਭਗਤਾਕਾਸਾਹਾਈਜੁਗਿਜੁਗਿਜਾਣਿਆ॥੩॥ਜਪਿਜਪਿਹਰਿਕਾ
ਨਾਮੁਕਦੇਨਝੂਰੀਐ॥ਨਾਨਕਦਰਸਪਿਆਸਲੋਚਾਪੂਰੀਐ॥੪॥੭॥੧੦੯॥ਆਸਾਮਹ

ਲਾ੫ ॥ਕਿਆਸੋਵਹਿਨਾਮੁਵਿਸਾਰਿਗਾਫਲਗਹਿਲਿਆ॥ਕਿਤੀਇਤੁਦਰੀਆ
ਇਵੰਞਨ੍ਹਿਵਹਦਿਆ॥੧॥ਬੋਹਿਥੜਾਹਰਿਚਰਣਮਨਚੜ੍ਹਿਲੰਘੀਐ॥ਆਠਪਹਰ
ਗੁਣਗਾਇਸਾਧੂਸੰਗੀਐ॥੧॥ਰਹਾਉ॥ਭੋਗਹਿਭੋਗਅਨੇਕਵਿਣੁਨਾਵੈਸੁੰਞਿਆ॥ਹ
ਰਿਕੀਭਗਤਿਬਿਨਾਮਰਿਮਰਿਰੁੰਨਿਆ॥੨॥ਕਪੜਭੋਗਸੁਗੰਧਤਨਿਮਰਦਨਮਾਲਣਾ॥
ਬਿਨੁਸਿਮਰਨਤਨੁਛਾਰੁਸਰਪਰਚਾਲਣਾ॥੩॥ਮਹਾਬਿਖਮੁਸੰਸਾਰੁਵਿਰਲੈਪੇਖਿਆ
॥ਛੂਟਨੁਹਰਿਕੀਸਰਣਿਲੇਖੁਨਾਨਕਲੇਖਿਆ॥੪॥੮॥੧੧੦॥ਆਸਾਮਹਲਾ੫
॥ਕੋਇਨਕਿਸਹੀਸੰਗਿਕਾਹੇਗਰਬੀਐ॥ਏਕੁਨਾਮੁਆਧਾਰੁਭਉਜਲੁਤਰਬੀਐ॥੧॥ਮੈ
ਗਰੀਬਸਚੁਟੇਕਤੂੰਮੇਰੇਸਤਿਗੁਰਪੂਰੇ॥ਦੇਖਿਤੁਮਾਰਾਦਰਸਨੋਮੇਰਾਮਨੁਧੀਰੇ॥੧॥ਰਹਾਉ॥
ਰਾਜੁਮਾਲੁਜੰਜਾਲੁਕਾਜਿਨਕਿਤੈਗਨੋ॥ਹਰਿਕੀਰਤਨੁਆਧਾਰੁਨਿਹਚਲੁਏਹੁਧਨੋ॥੨॥
ਜੇਤੇਮਾਇਆਰੰਗਤੇਤਪਛਾਵਿਆ॥ਸੁਖਕਾਨਾਮੁਨਿਧਾਨੁਗੁਰਮੁਖਿਗਾਵਿਆ॥੩॥ਸ
ਚਾਗੁਣੀਨਿਧਾਨੁਤੂੰਪ੍ਰਭਗਹਿਰਗੰਭੀਰੇ॥ਆਸਭਰੋਸਾਖਸਮਕਾਨਾਨਕਕੇਜੀਅਰੇ॥੪॥
੯॥੧੧੧॥ਆਸਾਮਹਲਾ੫ ॥ਜਿਸੁਸਿਮਰਤਦੁਖੁਜਾਇਸਹਜਸੁਖੁਪਾਈਐ॥
ਰੈਣਿਦਿਨਸੁਕਰਜੋੜਿਹਰਿਹਰਿਧਿਆਈਐ॥੧॥ਨਾਨਕਕਾਪ੍ਰਭੁਸੋਇਜਿਸਕਾਸਭੁਕੋ
ਇ॥ਸਰਬਰਹਿਆਭਰਪੂਰਿਸਚਾਸਚੁਸੋਇ॥੧॥ਰਹਾਉ॥ਅੰਤਰਿਬਾਹਰਿਸੰਗਿਸਹਾਈ
ਗਿਆਨਜੋਗੁ॥ਤਿਸਹਿਅਰਾਧਿਮਨਾਬਿਨਾਸੈਸਗਲਰੋਗੁ॥੨॥ਰਾਖਨਹਾਰੁਅਪਾਰੁਰਾਖੈ
ਅਗਨਿਮਾਹਿ॥ਸੀਤਲੁਹਰਿਹਰਿਨਾਮੁਸਿਮਰਤਤਪਤਿਜਾਇ॥੩॥ਸੂਖਸਹਜਆਨੰ
ਦਘਣਾਨਾਨਕਜਨਧੂਰਾ॥ਕਾਰਜਸਗਲੇਸਿਧਿਭਏਭੇਟਿਆਗੁਰੁਪੂਰਾ॥੪॥੧੦॥੧੧
੨॥ਆਸਾਮਹਲਾ੫ ॥ਗੋਬਿੰਦੁਗੁਣੀਨਿਧਾਨੁਗੁਰਮੁਖਿਜਾਣੀਐ॥ਹੋਇਕ੍ਰਿ
ਪਾਲੁਦਇਆਲੁਹਰਿਰੰਗੁਮਾਣੀਐ॥੧॥ਆਵਹੁਸੰਤਮਿਲਾਹਹਰਿਕਥਾਕਹਾਣੀਆ
॥ਅਨਦਿਨੁਸਿਮਰਹਨਾਮੁਤਜਿਲਾਜਲੋਕਾਣੀਆ॥੧॥ਰਹਾਉ॥ਜਪਿਜਪਿਜੀਵਾਨਾ
ਮੁਹੋਵੈਅਨਦੁਘਣਾ॥ਮਿਥਿਆਮੋਹੁਸੰਸਾਰੁਝੂਠਾਵਿਣਸਣਾ॥੨॥ਚਰਣਕਮਲਸੰ
ਗਿਨੇਹੁਕਿਨੈਵਿਰਲੈਲਾਇਆ॥ਧੰਨੁਸੁਹਾਵਾਮੁਖੁਜਿਨਿਹਰਿਧਿਆਇਆ॥੩॥ਜਨ
ਮਮਰਣਦੁਖਕਾਲਸਿਮਰਤਮਿਟਿਜਾਵਈ॥ਨਾਨਕਕੈਸੁਖੁਸੋਇਜੋਪ੍ਰਭਭਾਵਈ॥੪॥

॥੧੧॥੧੧੩॥ਆਸਾਮਹਲਾ ੫ ॥ਆਵਹੁਮੀਤਇਕਤ੍ਰਹੋਇਰਸਕਸਸਭਿਭੁੰਚਹ॥
ਅੰਮ੍ਰਿਤਨਾਮੁਹਰਿਹਰਿਜਪਹਮਿਲਿਪਾਪਾਮੁੰਚਹ॥੧॥ਤਤੁਵੀਚਾਰਹੁਸੰਤਜਨਹੁਤਾਤੇਬਿਘ
ਨੁਨਲਾਗੈ॥ਖੀਨਭਏਸਭਿਤਸਕਰਾਗੁਰਮੁਖਿਜਨੁਜਾਗੈ॥੧॥ਰਹਾਉ॥ਬੁਧਿਗਰੀਬੀਖਰਚੁ
ਲੈਹੁਹਉਮੈਬਿਖੁਜਾਰਹੁ॥ਸਾਚਾਹਟੁਪੂਰਾਸਉਦਾਵਖਰੁਨਾਮੁਵਾਪਾਰਹੁ॥੨॥ਜੀਉਪਿੰਡੁਧਨੁ
ਅਰਪਿਆਸੇਈਪਤਿਵੰਤੇ॥ਆਪਨੜੇਪ੍ਰਭਭਾਣੇਨਿਤਕੇਲਕਰੰਤੇ॥੩॥ਦੁਰਮਤਿਮਦੁਜੋ
ਪੀਵਤੇਬਿਖਲੀਪਤਿਕਮਲੀ॥ਰਾਮਰਸਾਇਣਿਜੋਰਤੇਨਾਨਕਸਚਅਮਲੀ॥੪॥੧੨॥੧੧੪॥
ਆਸਾਮਹਲਾ ੫ ॥ਉਦਮੁਕੀਆਕਰਾਇਆਆਰੰਭੁਰਚਾਇਆ॥ਨਾਮੁਜਪੇਜਪਿਜੀ
ਵਣਾਗੁਰਮੰਤ੍ਰੁਦ੍ਰਿੜਾਇਆ॥੧॥ਪਾਇਪਰਹਸਤਿਗੁਰੂਕੈਜਿਨਿਭਰਮੁਬਿਦਾਰਿਆ॥ਕਰਿਕਿ
ਰਪਾਪ੍ਰਭਿਆਪਣੀਸਚੁਸਾਜਿਸਵਾਰਿਆ॥੧॥ਰਹਾਉ॥ਕਰੁਗਹਿਲੀਨੇਆਪਣੇਸਚੁਹੁਕਮਿਰ
ਜਾਈ॥ਜੋਪ੍ਰਭਿਦਿਤੀਦਾਤਿਸਾਪੂਰਨਵਡਿਆਈ॥੨॥ਸਦਾਸਦਾਗੁਣਗਾਈਅਹਿਜਪਿਨਾਮੁ
ਮੁਰਾਰੀ॥ਨੇਮੁਨਿਬਾਹਿਓਸਤਿਗੁਰੂਪ੍ਰਭਿਕਿਰਪਾਧਾਰੀ॥੩॥ਨਾਮੁਧਨੁਗੁਣਗਾਉਲਾਭੁਪੂਰੈਗੁ
ਰਿਦਿਤਾ॥ਵਣਜਾਰੇਸੰਤਨਾਨਕਾਪ੍ਰਭੁਸਾਹੁਅਮਿਤਾ॥੪॥੧੩॥੧੧੫॥ਆਸਾਮਹਲਾ ੫
॥ਜਾਕਾਠਾਕੁਰੁਤੁਹੀਪ੍ਰਭਤਾਕੇਵਡਭਾਗਾ॥ਓਹੁਸੁਹੇਲਾਸਦਸੁਖੀਸਭੁਭ੍ਰਮੁਭਉਭਾਗਾ॥੧॥
ਹਮਚਾਕਰਗੋਬਿੰਦਕੇਠਾਕੁਰੁਮੇਰਾਭਾਰਾ॥ਕਰਨਕਰਾਵਨਸਗਲਬਿਧਿਸੋਸਤਿਗੁਰੂਹਮਾਰਾ॥
੧॥ਰਹਾਉ॥ਦੂਜਾਨਾਹੀਅਉਰੁਕੋਤਾਕਾਭਉਕਰੀਐ॥ਗੁਰਸੇਵਾਮਹਲੁਪਾਈਐਜਗੁਦੁਤ
ਰੁਤਰੀਐ॥੨॥ਦ੍ਰਿਸਟਿਤੇਰੀਸੁਖੁਪਾਈਐਮਨਮਾਹਿਨਿਧਾਨਾ॥ਜਾਕਉਤੁਮਕਿਰਪਾਲਭਏਸੇ
ਵਕਸੇਪਰਵਾਨਾ॥੩॥ਅੰਮ੍ਰਿਤਰਸੁਹਰਿਕੀਰਤਨੋਕੋਵਿਰਲਾਪੀਵੈ॥ਵਜਹੁਨਾਨਕਮਿ
ਲੈਏਕੁਨਾਮੁਰਿਦਜਪਿਜਪਿਜੀਵੈ॥੪॥੧੪॥੧੧੬॥ਆਸਾਮਹਲਾ ੫ ॥ਜਾਪ੍ਰਭ
ਕੀਹਉਚੇਰੁਲੀਸੋਸਭਤੇਊਚਾ॥ਸਭੁਕਿਛੁਤਾਕਾਕਾਂਢੀਐਥੋਰਾਅਰੁਮੂਚਾ॥੧॥ਜੀਅਪ੍ਰਾ
ਨਮੇਰਾਧਨੋਸਾਹਿਬਕੀਮਨੀਆ॥ਨਾਮਿਜਿਸੈਕੈਊਜਲੀਤਿਸੁਦਾਸੀਗਨੀਆ॥੧॥ਰਹਾਉ
॥ਬੇਪਰਵਾਹੁਅਨੰਦਮੈਨਾਉਮਾਣਕਹੀਰਾ॥ਰਜੀਧਾਈਸਦਾਸੁਖੁਜਾਕਾਤੂੰਮੀਰਾ॥੨॥ਸਖੀ
ਸਹੇਰੀਸੰਗਕੀਸੁਮਤਿਦ੍ਰਿੜਾਵਉ॥ਸੇਵਹੁਸਾਧੂਭਾਉਕਰਿਤਉਨਿਧਿਹਰਿਪਾਵਉ॥੩॥
ਸਗਲੀਦਾਸੀਠਾਕੁਰੈਸਭਕਹਤੀਮੇਰਾ॥ਜਿਸਹਿਸੀਗਾਰੇਨਾਨਕਾਤਿਸੁਸੁਖਹਿਬਸੇਰਾ॥

॥੪॥੧੫॥੧੧੭॥ਆਸਾਮਹਲਾ ੫ ॥ਸੰਤਾਕੀਹੋਇਦਾਸਰੀਏਹੁਅਚਾਰਾਸਿਖੁਰੀ॥ਸਗ
ਲਗੁਣਾਗੁਣਉਤਮੋਭਰਤਾਦੂਰਿਨਪਿਖੁਰੀ॥੧॥ਇਹੁਮਨੁਸੁੰਦਰਿਆਪਣਾਹਰਿਨਾਮਿਮਜੀ
ਠੈਰੰਗਿਰੀ॥ਤਿਆਗਿਸਿਆਣਪਚਾਤੁਰੀਤੂੰਜਾਣੁਗੁਪਾਲਹਿਸੰਗਿਰੀ॥੧॥ਰਹਾਉ॥ਭ
ਰਤਾਕਹੈਸੁਮਾਨੀਐਏਹੁਸੀਗਾਰੁਬਣਾਇਰੀ॥ਦੂਜਾਭਾਉਵਿਸਾਰੀਐਏਹੁਤੰਬੋਲਾਖਾਇ
ਰੀ॥੨॥ਗੁਰਕਾਸਬਦੁਕਰਿਦੀਪਕੋਇਹਸਤਕੀਸੇਜਾਬਿਛਾਇਰੀ॥ਆਠਪਹਰਕਰਜੋੜਿ
ਰਹੁਤਉਭੇਟੈਹਰਿਰਾਇਰੀ॥੩॥ਤਿਸਹੀਚਜੁਸੀਗਾਰੁਸਭੁਸਾਈਰੂਪਿਅਪਾਰਿਰੀ॥ਸਾਈ
ਸੋਹਾਗਣਿਨਾਨਕਾਜੋਭਾਣੀਕਰਤਾਰਿਰੀ॥੪॥੧੬॥੧੧੮॥ਆਸਾਮਹਲਾ ੫ ॥
ਡੀਗਨਡੋਲਾਤਉਲਉਜਉਮਨਕੇਭਰਮਾ॥ਭ੍ਰਮਕਾਟੇਗੁਰਆਪਣੈਪਾਏਬਿਸਰਾਮਾ॥
੧॥ਓਇਬਿਖਾਦੀਦੋਖੀਆਤੇਗੁਰਤੇਹੂਟੇ॥ਹਮਛੂਟੇਅਬਉਨ੍ਹਾਤੇਓਇਹਮਤੇਛੂਟੇ॥
ਰਹਾਉ॥ਮੇਰਾਤੇਰਾਜਾਨਤਾਤਬਹੀਤੇਬੰਧਾ॥ਗੁਰਿਕਾਟੀਅਗਿਆਨਤਾਤਬਛੁਟਕੇਫੰਧਾ॥
੨॥ਜਬਲਗੁਹੁਕਮੁਨਬੂਝਤਾਤਬਹੀਲਉਦੁਖੀਆ॥ਗੁਰਮਿਲਿਹੁਕਮੁਪਛਾਣਿਆਤ
ਬਹੀਤੇਸੁਖੀਆ॥੩॥ਨਾਕੋਦੁਸਮਨੁਦੋਖੀਆਨਾਹੀਕੋਮੰਦਾ॥ਗੁਰਕੀਸੇਵਾਸੇਵਕੋਨਾਨਕ
ਖਸਮੈਬੰਦਾ॥੪॥੧੭॥੧੧੯॥ਆਸਾਮਹਲਾ ੫ ॥ਸੁਖਸਹਜਆਨਦੁਘਣਾਹ
ਰਿਕੀਰਤਨੁਗਾਉ॥ਗਰਹਨਿਵਾਰੇਸਤਿਗੁਰੂਦੇਅਪਣਾਨਾਉ॥੧॥ਬਲਿਹਾਰੀਗੁਰਆਪਣੇ
ਸਦਸਦਬਲਿਜਾਉ॥ਗੁਰੂਵਿਟਹੁਹਉਵਾਰਿਆਜਿਸੁਮਿਲਿਸਚੁਸੁਆਉ॥੧॥ਰਹਾਉ
॥ਸਗੁਨਅਪਸਗੁਨਤਿਸਕਉਲਗਹਿਜਿਸੁਚੀਤਿਨਆਵੈ॥ਤਿਸੁਜਮੁਨੇੜਿਨਆਵ
ਈਜੋਹਰਿਪ੍ਰਭਿਭਾਵੈ॥੨॥ਪੁੰਨਦਾਨਜਪਤਪਜੇਤੇਸਭਊਪਰਿਨਾਮੁ॥ਹਰਿਹਰਿਰਸਨਾਜੋ
ਜਪੈਤਿਸੁਪੂਰਨਕਾਮੁ॥੩॥ਭੈਬਿਨਸੇਭ੍ਰਮਮੋਹਗਏਕੋਦਿਸੈਨਬੀਆ॥ਨਾਨਕਰਾਖੇਪਾਰਬ
ਹਮਿਫਿਰਿਦੂਖੁਨਬੀਆ॥੪॥੧੮॥੧੨੦॥

ਆਸਾਘਰੁ ੯ ਮਹਲਾ ੫ ੴਸਤਿਗੁਰਪ੍ਰਸਾਦਿ॥

ਚਿਤਵਉਚਿਤਵਿਸਰਬਸੁਖਪਾਵਉਆਗੈਭਾਵਉਕਿਨਭਾਵਉ॥ਏਕੁਦਾਤਾਰੁਸਗਲ
ਹੈਜਾਚਿਕਦੂਸਰਕੈਪਹਿਜਾਵਉ॥੧॥ਹਉਮਾਗਉਆਨਲਜਾਵਉ॥ਸਗਲਛਤ੍ਰਪਤਿ
ਏਕੋਠਾਕੁਰੁਕਉਨੁਸਮਸਰਿਲਾਵਉ॥੧॥ਰਹਾਉ॥ਊਠਉਬੈਸਉਰਹਿਭਿਨਸਾਕਉਦਰ

ਸਨੁਖੋਜਿਖੋਜਾਵਉ॥ਬ੍ਰਹਮਾਦਿਕਸਨਕਾਦਿਕਸਨਕਸਨੰਦਨਸਨਾਤਨਸਨਤਕੁਮਾਰਤਿ
ਕਉਮਹਲੁਦੁਲਭਾਵਉ॥੨॥ਅਗਮਅਗਮਆਗਾਧਿਬੋਧਕੀਮਤਿਪਰੈਨਪਾਵਉ॥
ਤਾਕੀਸਰਣਿਸਤਿਪੁਰਖੁਕੀਸਤਿਗੁਰੁਪੁਰਖੁਧਿਆਵਉ॥੩॥ਭਇਓਕ੍ਰਿਪਾਲੁਦਇ
ਆਲੁਪ੍ਰਭੁਠਾਕੁਰੁਕਾਟਿਓਬੰਧੁਗਰਾਵਉ॥ਕਹੁਨਾਨਕਜਉਸਾਧਸੰਗੁਪਾਇਓਤਉਫਿ
ਰਿਜਨਮਿਨਆਵਉ॥੪॥੧॥੧੨੧॥ਆਸਾਮਹਲਾ ੫ ॥ਅੰਤਰਿਗਾਵਉਬਾਹ
ਰਿਗਾਵਉਗਾਵਉਜਾਗਿਸਵਾਰੀ॥ਸੰਗਿਚਲਨਕਉਤੋਸਾਦੀਨਾਗੋਬਿੰਦਨਾਮਕੇਬਿਉ
ਹਾਰੀ॥੧॥ਅਵਰਬਿਸਾਰੀਬਿਸਾਰੀ॥ਨਾਮਦਾਨੁਗੁਰਿਪੂਰੈਦੀਓਮੈਏਹੋਆਧਾਰੀ॥੧॥ਰਹਾ
ਉ॥ਦੂਖਨਗਾਵਉਸੁਖਿਭੀਗਾਵਉਮਾਰਗਿਪੰਥਿਸਮਾਰੀ॥ਨਾਮਦ੍ਰਿੜੁਗੁਰਿਮਨਮਹਿ
ਦੀਆਮੋਰੀਤਿਸਾਬੁਝਾਰੀ॥੨॥ਦਿਨੁਭੀਗਾਵਉਰੈਨੀਗਾਵਉਗਾਵਉਸਾਸਿਸਾਸਿਰਸ
ਨਾਰੀ॥ਸਤਸੰਗਤਿਮਹਿਬਿਸਾਸੁਹੋਇਹਰਿਜੀਵਤਮਰਤਸੰਗਾਰੀ॥੩॥ਜਨਨਾਨਕ
ਕਉਇਹੁਦਾਨੁਦੇਹੁਪ੍ਰਭਪਾਵਉਸੰਤਰੇਨਉਰਿਧਾਰੀ॥ਸ੍ਰਵਨੀਕਥਾਨੈਨਦਰਸੁਪੇਖਉਮਸ
ਤਕੁਗੁਰਚਰਨਾਰੀ॥੪॥੨॥੧੨੨॥

ੴਸਤਿਗੁਰਪ੍ਰਸਾਦਿ॥ ਆਸਾਮਹਲਾ੫ ਘਰੁ੧੦

ਜਿਸਨੋਤੂੰਅਸਥਿਰੁਕਰਿਮਾਨਹਿਤੇਪਾਹੁਨਦੋਦਾਹਾ॥ਪੁਤ੍ਰਕਲਤ੍ਰਗ੍ਰਿਹਸਗਲਸਮਗ੍ਰੀ
ਸਭਮਿਥਿਆਅਸਨਾਹਾ॥੧॥ਰੇਮਨਕਿਆਕਰਹਿਹੈਹਾਹਾ॥ਦ੍ਰਿਸਟਿਦੇਖੁਜੈਸੇਹਰਿਚੰਦ
ਉਰੀਇਕੁਰਾਮਭਜਨੁਲੈਲਾਹਾ॥੧॥ਰਹਾਉ॥ਜੈਸੇਬਸਤਰਦੇਹਓਢਾਨੇਦਿਨਦੋਇਚਾ
ਰਿਭੋਰਾਹਾ॥ਭੀਤਿਊਪਰੇਕੇਤਕੁਧਾਈਐਅੰਤਿਓਰਕੋਆਹਾ॥੨॥ਜੈਸੇਅੰਭਕੁੰਡਕ
ਰਿਰਾਖਿਓਪਰਤਸਿੰਧੁਗਲਿਜਾਹਾ॥ਆਵਗਿਆਗਿਆਪਾਰਬ੍ਰਹਮਕੀਉਠਿਜਾਸੀਮੁ
ਹਤਚਸਾਹਾ॥੩॥ਰੇਮਨਲੇਖੈਚਾਲਹਿਲੇਖੈਬੈਸਹਿਲੇਖੈਲੈਦਾਸਾਹਾ॥ਸਦਾਕੀਰਤਿ
ਕਰਿਨਾਨਕਹਰਿਕੀਉਬਰੇਸਤਿਗੁਰਚਰਣਓਟਾਹਾ॥੪॥੧॥੧੨੩॥ਆਸਾਮਹਲਾ੫
ਅਪੁਸਟਬਾਤਤੇਭਈਸੀਧਰੀਦੂਤਦੁਸਟਸਜਨਈ॥ਅੰਧਕਾਰਮਹਿਰਤਨੁਪ੍ਰਗਾਸਿਓ
ਮਲੀਨਬੁਧਿਹਛਨਈ॥੧॥ਜਉਕਿਰਪਾਗੋਬਿੰਦਭਈ॥ਸੁਖਸੰਪਤਿਹਰਿਨਾਮਫਲ
ਪਾਏਸਤਿਗੁਰਮਿਲਈ॥੧॥ਰਹਾਉ॥ਮੋਹਿਕਿਰਪਨਕਉਕੋਇਨਜਾਨਤਸਗਲਭਵਨਪ੍ਰਗ

ਟਈ॥ਸੰਗਿਬੈਠਨੋਕਹੀਨਪਾਵਤਹੁਣਿਸਗਲਚਰਣਸੇਵਈ॥੨॥ਆਢਆਢਕਉਫਿ
ਰਤਢੂੰਢਤੇਮਨਸਗਲਤ੍ਰਿਸਨਬੁਝਿਗਈ॥ਏਕੁਬੋਲੁਭੀਖਵਤੋਨਾਹੀਸਾਧਸੰਗਤਿਸੀਤ
ਲਈ॥੩॥ਏਕਜੀਹਗੁਣਕਵਨਵਖਾਨੈਅਗਮਅਗਮਅਗਮਈ॥ਦਾਸੁਦਾਸਦਾਸਕੋਕਰੀ
ਅਹੁਜਨਨਾਨਕਹਰਿਸਰਣਈ॥੪॥੨॥੧੨੪॥ਆਸਾਮਹਲਾ ੫ ॥ਰੇਮੂੜੇਲਾਹੇਕ
ਉਤੂੰਢੀਲਾਢੀਲਾਤੋਟੇਕਉਬੇਗਿਧਾਇਆ॥ਸਸਤਵਖਰੁਤੂੰਘਿਨਹਿਨਾਹੀਪਾਪੀਬਾਧਾ
ਰੇਨਾਇਆ॥੧॥ਸਤਿਗੁਰਤੇਰੀਆਸਾਇਆ॥ਪਤਿਤਪਾਵਨੁਤੇਰੋਨਾਮੁਪਾਰਬ੍ਰਹਮਮੈਏ
ਹਾਓਟਾਇਆ॥੧॥ਰਹਾਉ॥ਗੰਧਣਵੈਣਸੁਣਹਿਉਰਝਾਵਹਿਨਾਮੁਲੈਤਅਲਕਾਇ
ਆ॥ਨਿੰਦਚਿੰਦਕਉਬਹੁਤੁਉਮਾਹਿਓਬੂਝੀਉਲਟਾਇਆ॥੨॥ਪਰਧਨਪਰਤਨ
ਪਰਤੀਨਿੰਦਾਅਖਾਧਿਖਾਹਿਹਰਕਾਇਆ॥ਸਾਚਧਰਮਸਿਉਰੁਚਿਨਹੀਆਵੈਸਤਿਸੁ
ਨਤਛੋਹਾਇਆ॥੩॥ਦੀਨਦਇਆਲਕ੍ਰਿਪਾਲਪ੍ਰਭਠਾਕੁਰਭਗਤਟੇਕਹਰਿਨਾਇ
ਆ॥ਨਾਨਕਆਹਿਸਰਣਪ੍ਰਭਆਇਓਰਾਖੁਲਾਜਅਪਨਾਇਆ॥੪॥੩॥੧੨੫
॥ਆਸਾਮਹਲਾ ੫ ॥ਮਿਥਿਆਸੰਗਿਸੰਗਿਲਪਟਾਏਮੋਹਮਾਇਆਕਰਿਬਾਧੇ
॥ਜਹਜਾਨੋਸੋਚੀਤਿਨਆਵੈਅਹੰਬੁਧਿਭਏਆਂਧੇ॥੧॥ਮਨਬੈਰਾਗੀਕਿਉਨਅਰਾਧੇ
॥ਕਾਚਕੋਠਰੀਮਾਹਿਤੂੰਬਸਤਾਸੰਗਿਸਗਲਬਿਖੈਕੀਬਿਆਧੇ॥੧॥ਰਹਾਉ॥ਮੇਰੀਮੇਰੀ
ਕਰਤਦਿਨੁਰੈਨਿਬਿਹਾਵੈਪਲੁਖਿਨੁਛੀਜੈਅਰਜਾਧੇ॥ਜੈਸੇਮੀਠੈਸਾਦਿਲੋਭਾਏਝੂਠ
ਧੰਧਿਦੁਰਗਾਧੇ॥੨॥ਕਾਮਕ੍ਰੋਧਅਰੁਲੋਭਮੋਹਇਹਇੰਦ੍ਰੀਰਸਿਲਪਟਾਧੇ॥ਦੀਈਭ
ਵਾਰੀਪੁਰਖਿਬਿਧਾਤੈਬਹੁਰਿਬਹੁਰਿਜਨਮਾਧੇ॥੩॥ਜਉਭਇਓਕ੍ਰਿਪਾਲੁਦੀਨਦੁਖ
ਭੰਜਨੁਤਉਗੁਰਮਿਲਿਸਭਸੁਖਲਾਧੇ॥ਕਹੁਨਾਨਕਦਿਨੁਰੈਨਿਧਿਆਵਉਮਾਰਿਕਾਢੀ
ਸਗਲਉਪਾਧੇ॥੪॥ਇਉਜਪਿਓਭਾਈਪੁਰਖੁਬਿਧਾਤੇ॥ਭਇਓਕ੍ਰਿਪਾਲੁਦੀਨਦੁਖ
ਭੰਜਨੁਜਨਮਮਰਣਦੁਖਲਾਥੇ॥੧॥ਰਹਾਉਦੂਜਾ॥੪॥੧੨੬॥ਆਸਾਮਹਲਾ੫॥
ਨਿਮਖਕਾਮਸੁਆਦਕਾਰਣਿਕੋਟਿਦਿਨਸਦੁਖੁਪਾਵਹਿ॥ਘਰੀਮੁਹਤਰੰਗਮਾਣਹਿਫਿ
ਰਿਬਹੁਰਿਬਹੁਰਿਪਛੁਤਾਵਹਿ॥੧॥ਅੰਧੇਚੇਤਿਹਰਿਹਰਿਰਾਇਆ॥ਤੇਰਾਸੋਦਿਨੁਨੇ
ੜੈਆਇਆ॥੧॥ਰਹਾਉ॥ਪਲਕਦ੍ਰਿਸਟਿਦੇਖਿਭੂਲੋਆਕਨੀਮਕੋਤੂੰਮਰੁ॥ਜੈਸਾਸੰ

ਗ੍ਰਾਬਿਸੀਅਰਿਉਹੈਰੈਤੈਸੋਪੀਇਹੁਪਰਕਿਰਤੁ॥੨॥ਬੈਰੀਕਾਰਣਿਪਾਪਕਰਤਾਬਸਤੁਰਹੀਅ

ਮਾਨ॥ਛੋਡਿਜਾਹਿਤਿਨਹੀਸਿਉਸੰਗੀਸਾਜਨਸਿਉਬੈਰਾਨ॥੩॥ਸਗਲਸੰਸਾਰੁਇਹੈਬਿਧਿ

ਬਿਆਪਿਓਸੋਉਬਰਿਓਜਿਸੁਗੁਰੁਪੂਰਾ॥ਕਹੁਨਾਨਕਭਵਸਾਗਰੁਤਰਿਓਭਏਪੁਨੀਤਸਰੀ

ਰਾ॥੪॥੫॥੧੨੭॥ਆਸਾਮਹਲਾ ੫ ਦੁਪਦੇ॥ ॥ਲੂਕਿਕਮਾਨੋਸੋਈਤੁਮਪੇਖਿਓਮੂੜ

ਮੁਗਧਮੁਕਰਾਨੀ॥ਆਪਕਮਾਨੇਕਉਲੇਬਾਂਧੇਫਿਰਿਪਾਛੈਪਛੁਤਾਨੀ॥੧॥ਪ੍ਰਭਮੇਰੇਸਭਬਿ

ਧਿਆਗੈਜਾਨੀ॥ਭ੍ਰਮਕੇਮੂਸੇਤੂੰਰਾਖਤਪਰਦਾਪਾਛੈਜੀਅਕੀਮਾਨੀ॥੧॥ਰਹਾਉ॥ਜਿਤੁਜਿਤੁਲਾ

ਏਤਿਤੁਤਿਤੁਲਾਗੇਕਿਆਕੋਕਰੈਪਰਾਨੀ॥ਬਖਸਿਲੈਹੁਪਾਰਬ੍ਰਹਮਸੁਆਮੀਨਾਨਕਸਦਕੁਰਬਾ

ਨੀ॥੨॥੬॥੧੨੮॥ਆਸਾਮਹਲਾ ੫ ॥ਅਪੁਨੇਸੇਵਕਕੀਆਪੇਰਾਖੈਆਪੇਨਾ

ਮੁਜਪਾਵੈ॥ਜਹਜਹਕਾਜਕਿਰਤਿਸੇਵਕਕੀਤਹਾਤਹਾਉਠਿਧਾਵੈ॥੧॥ਸੇਵਕਕਉਨਿਕਟੀ

ਹੋਇਦਿਖਾਵੈ॥ਜੋਜੋਕਹੈਠਾਕੁਰਪਹਿਸੇਵਕੁਤਤਕਾਲਹੋਇਆਵੈ॥੧॥ਰਹਾਉ॥ਤਿਸੁਸੇਵ

ਕਕੈਹਉਬਲਿਹਾਰੀਜੋਅਪਨੇਪ੍ਰਭਭਾਵੈ॥ਤਿਸਕੀਸੋਇਸੁਣੀਮਨੁਹਰਿਆਤਿਸੁਨਾਨਕਪ

ਰਸਣਿਆਵੈ॥੨॥੭॥੧੨੯॥

ਆਸਾਘਰੁ ੧੧ ਮਹਲਾ ੫ ੴ ਸਤਿਗੁਰਪ੍ਰਸਾਦਿ॥

ਨਟੂਆਭੇਖਦਿਖਾਵੈਬਹੁਬਿਧਿਜੈਸਾਹੈਓਹੁਤੈਸਾਰੇ॥ਅਨਿਕਜੋਨਿਭ੍ਰਮਿਓਭ੍ਰਮਭੀਤਰਿਸੁਖ

ਹਿਨਾਹੀਪਰਵੇਸਾਰੇ॥੧॥ਸਾਜਨਸੰਤਹਮਾਰੇਮੀਤਾਬਿਨੁਹਰਿਹਰਿਆਨੀਤਾਰੇ॥ਸਾਧਸੰ

ਗਿਮਿਲਿਹਰਿਗੁਣਗਾਏਇਹੁਜਨਮੁਪਦਾਰਥੁਜੀਤਾਰੇ॥੧॥ਰਹਾਉ॥ਤ੍ਰੈਗੁਣਮਾਇਆਬ੍ਰ

ਹਮਕੀਕੀਨੀਕਹਹੁਕਵਨਬਿਧਿਤਰੀਐਰੇ॥ਘੂਮਨਘੇਰਅਗਾਹਗਾਖਰੀਗੁਰਸਬਦੀਪਾ

ਰਿਉਤਰੀਐਰੇ॥੨॥ਖੋਜਤਖੋਜਤਖੋਜਿਬੀਚਾਰਿਓਤਤੁਨਾਨਕਇਹੁਜਾਨਾਰੇ॥ਸਿਮਰਤਨਾ

ਮੁਨਿਧਾਨੁਨਿਰਮੋਲਕੁਮਨੁਮਾਣਕੁਪਤੀਆਨਾਰੇ॥੩॥੧॥੧੩੦॥ਆਸਾਮਹਲਾ ੫

ਦੁਪਦੇ॥ ॥ਗੁਰਪ੍ਰਸਾਦਿਮੇਰੈਮਨਿਵਸਿਆਜੋਮਾਗਉਸੋਪਾਵਉਰੇ॥ਨਾਮਰੰਗਿਇਹੁ

ਮਨੁਤ੍ਰਿਪਤਾਨਾਬਹੁਰਿਨਕਤਹੂੰਧਾਵਉਰੇ॥੧॥ਹਮਰਾਠਾਕੁਰੁਸਭਤੇਊਚਾਰੈਣਿਦਿਨਸੁ

ਤਿਸੁਗਾਵਉਰੇ॥ਖਿਨਮਹਿਥਾਪਿਉਥਾਪਨਹਾਰਾਤਿਸਤੇਤੁਝਹਿਡਰਾਵਉਰੇ॥੧॥ਰਹਾਉ

॥ਜਬਦੇਖਉਪ੍ਰਭੁਅਪੁਨਾਸੁਆਮੀਤਉਅਵਰਹਿਚੀਤਿਨਪਾਵਉਰੇ॥ਨਾਨਕਦਾਸੁਪ੍ਰਭਿ

ਅਪਹਿਰਾਇਆਭ੍ਰਮਭਉਮੇਟਿਲਿਖਾਵਉਰੇ॥੨॥੨॥੧੩੧॥ਆਸਾਮਹਲਾ ੫

ਚਾਰਿਬਰਨਚਉਹਾਕੇਮਰਦਨਖਟੁਦਰਸਨਕਰਤਲੀਰੇ॥ਸੁੰਦਰਸੁਘਰਸਰੂਪਸਿਆਨੇ

ਪੰਚਹੁਹੀਮੋਹਿਛਲੀਰੇ॥੧॥ਜਿਨਿਮਿਲਿਮਾਰੇਪੰਚਸੂਰਬੀਰਐਸੋਕਉਨੁਬਲੀਰੇ॥ਜਿ

ਨਿਪੰਚਮਾਰਿਬਿਦਾਰਿਗੁਦਾਰੇਸੋਪੂਰਾਇਹਕਲੀਰੇ॥੧॥ਰਹਾਉ॥ਵਡੀਕੋਮਵਸਿਭਾਗਹਿ

ਨਾਹੀਮੁਹਕਮਫਉਜਹਠਲੀਰੇ॥ਕਹੁਨਾਨਕਤਿਨਿਜਨਿਨਿਰਦਲਿਆਸਾਧਸੰਗਤਿਕੈ

ਝਲੀਰੇ॥੨॥੩॥੧੩੨॥ਆਸਾਮਹਲਾ ੫ ॥ਨੀਕੀਜੀਅਕੀਹਰਿਕਥਾਊਤਮ

ਆਨਸਗਲਰਸਫੀਕੀਰੇ॥੧॥ਰਹਾਉ॥ਬਹੁਗੁਨਿਧੁਨਿਮੁਨਿਜਨਖਟੁਬੇਤੇਅਵਰੁਨਕਿ

ਛੁਲਾਈਕੀਰੇ॥੧॥ਬਿਖਾਰੀਨਿਰਾਰੀਅਪਾਰੀਸਹਜਾਰੀਸਾਧਸੰਗਿਨਾਨਕਪੀਕੀਰੇ॥੨

॥੪॥੧੩੩॥ਆਸਾਮਹਲਾ ੫ ॥ਹਮਾਰੀਪਿਆਰੀਅੰਮ੍ਰਿਤਧਾਰੀ॥ਗੁਰਿਨਿਮਖਨਮ

ਨਤੇਟਾਰੀਰੇ॥੧॥ਰਹਾਉ॥ਦਰਸਨਪਰਸਨਸਰਸਨਹਰਸਨ॥ਰੰਗਿਰੰਗੀਕਰਤਾਰੀਰੇ॥੧

॥ਖਿਨੁਰਮਗੁਰਗਮਹਰਿਦਮਨਹਜਮ॥ਹਰਿਕੰਠਿਨਾਨਕਉਰਿਹਾਰੀਰੇ॥੨॥੫॥੧੩੪॥

ਆਸਾਮਹਲਾ ੫ ॥ਨੀਕੀਸਾਧਸੰਗਾਨੀ॥ਰਹਾਉ॥ਪਹਰਮੂਰਤਪਲਗਾਵਤ

ਗਾਵਤਗੋਵਿੰਦਗੋਵਿੰਦਵਖਾਨੀ॥੧॥ਚਾਲਤਬੈਸਤਸੋਵਤਹਰਿਜਸੁਮਨਿਤਨਿਚ

ਰਨਖਟਾਨੀ॥੨॥ਹੰਉਹਉਰੋਤੂਠਾਕੁਰੁਗਉਰੋਨਾਨਕਸਰਨਿਪਛਾਨੀ॥੩॥੬॥੧੩੫

॥ ਰਾਗੁਆਸਾਘਰੁ ੧੨ ਮਹਲਾ ੫

ੴ ਸਤਿਗੁਰਪ੍ਰਸਾਦਿ॥ ॥ਤਿਆਗਿਸਗਲਸਿਆਨਪਾਭਜੁਪਾ

ਰਬ੍ਰਹਮਨਿਰੰਕਾਰੁ॥ਏਕਸਾਚੇਨਾਮਬਾਝਹੁਸਗਲਦੀਸੈਛਾਰੁ॥੧॥ਸੋਪ੍ਰਭੁਜਾਣੀ

ਐਸਦਸੰਗਿ॥ਗੁਰਪ੍ਰਸਾਦੀਬੂਝੀਐਏਕਹਰਿਕੈਰੰਗਿ॥੧॥ਰਹਾਉ॥ਸਰਣਿਸਮ

ਰਥਏਕਕੇਰੀਦੂਜਾਨਾਹੀਠਾਉ॥ਮਹਾਭਉਜਲੁਲੰਘੀਐਸਦਾਹਰਿਗੁਣਗਾਉ॥

੨॥ਜਨਮਮਰਣੁਨਿਵਾਰੀਐਦੁਖੁਨਜਮਪੁਰਿਹੋਇ॥ਨਾਮੁਨਿਧਾਨੁਸੋਈਪਾਏਕ੍ਰਿਪਾ

ਕਰੇਪ੍ਰਭੁਸੋਇ॥੩॥ਏਕਟੇਕਅਧਾਰੁਏਕੋਏਕਕਾਮਨਿਜੋਰੁ॥ਨਾਨਕਜਪੀਐਮਿ

ਲਿਸਾਧਸੰਗਤਿਹਰਿਬਿਨੁਅਵਰੁਨਹੋਰੁ॥੪॥੧॥੧੩੬॥ਆਸਾਮਹਲਾ ੫ ॥

ਜੀਉਮਨੁਤਨੁਪ੍ਰਾਨਪ੍ਰਭਕੇਦੀਏਸਭਿਰਸਭੋਗ॥ਦੀਨਬੰਧਪਜੀਅਦਾਤਾਸਰਣਿ

ਰਖਣਜੋਗੁ॥੧॥ਏਰੇਮਨਧਿਆਇਹਰਿਹਰਿਨਾਉ॥ਹਲਤਿਪਲਤਿਸਹਾਇਸੰਗੇਏਕ
ਸਿਉਲਿਵਲਾਉ॥੧॥ਰਹਾਉ॥ਬੇਦਸਾਸਤ੍ਰਜਨਧਿਆਵਹਿਤਰਣਕਉਸੰਸਾਰੁ॥ਕਰ
ਮਧਰਮਅਨੇਕਕਿਰਿਆਸਭਊਪਰਿਨਾਮੁਅਚਾਰੁ॥੨॥ਕਾਮੁਕ੍ਰੋਧੁਅਹੰਕਾਰੁਬਿਨਸੈਮਿ
ਲੈਸਤਿਗੁਰਦੇਵ॥ਨਾਮੁਦ੍ਰਿੜੁਕਰਿਭਗਤਿਹਰਿਕੀਭਲੀਪ੍ਰਭਕੀਸੇਵ॥੩॥ਚਰਣਸਰ
ਣਦਇਆਲਤੇਰੀਤੂੰਨਿਮਾਣੇਮਾਣੁ॥ਜੀਅਪ੍ਰਾਣਅਧਾਰੁਤੇਰਾਨਾਨਕਕਾਪ੍ਰਭੁਤਾਣੁ॥੪॥
੨॥੧੩੨॥ਆਸਾਮਹਲਾ ੫ ॥ਡੋਲਿਡੋਲਿਮਹਾਦੁਖੁਪਾਇਆਬਿਨਾਸਾਧੂਸੰਗ॥
ਖਾਟਿਲਾਭੁਗੋਬਿੰਦਹਰਿਰਸੁਪਾਰਬ੍ਰਹਮਇਕਰੰਗ॥੧॥ਹਰਿਕੋਨਾਮੁਜਪੀਐਨੀਤਿ॥ਸਾ
ਸਿਸਾਸਿਧਿਆਇਸੋਪ੍ਰਭੁਤਿਆਗਿਅਵਰਪਰੀਤਿ॥੧॥ਰਹਾਉ॥ਕਰਣਕਾਰਣਸਮਰ
ਥਸੋਪ੍ਰਭੁਜੀਅਦਾਤਾਆਪਿ॥ਤਿਆਗਿਸਗਲਸਿਆਣਪਾਆਠਪਹਰਪ੍ਰਭੁਜਾਪਿ॥੨
॥ਮੀਤੁਸਖਾਸਹਾਇਸੰਗੀਊਚਅਗਮਅਪਾਰੁ॥ਚਰਣਕਮਲਬਸਾਇਹਿਰਦੈਜੀਅਕੋ
ਅਧਾਰੁ॥੩॥ਕਰਿਕਿਰਪਾਪ੍ਰਭਪਾਰਬ੍ਰਹਮਗੁਣਤੇਰਾਜਸੁਗਾਉ॥ਸਰਬਸੁਖਵਡੀਵ
ਡਿਆਈਜਪਿਜੀਵੈਨਾਨਕੁਨਾਉ॥੪॥੩॥੧੩੩॥ਆਸਾਮਹਲਾ ੫ ॥ਉਦਮੁ
ਕਰਉਕਰਾਵਹੁਠਾਕੁਰਪੇਖਤਸਾਧੂਸੰਗਿ॥ਹਰਿਹਰਿਨਾਮੁਚਰਾਵਹੁਰੰਗਨਿਆਪੇਹੀਪ੍ਰ
ਭਰੰਗਿ॥੧॥ਮਨਮਹਿਰਾਮਨਾਮਾਜਾਪਿ॥ਕਰਿਕਿਰਪਾਵਸਹੁਮੇਰੈਹਿਰਦੈਹੋਇਸਹਾਈ
ਆਪਿ॥੧॥ਰਹਾਉ॥ਸੁਣਿਸੁਣਿਨਾਮੁਤੁਮਾਰਾਪ੍ਰੀਤਮਪ੍ਰਭੁਪੇਖਨਕਾਚਾਉ॥ਦਇਆ
ਕਰਹੁਕਿਰਮਅਪੁਨੇਕਉਇਹੈਮਨੋਰਥੁਸੁਆਉ॥੨॥ਤਨੁਧਨੁਤੇਰਾਤੂੰਪ੍ਰਭੁਮੇਰਾਹਮਰੈਵ
ਸਿਕਿਛੁਨਾਹਿ॥ਜਿਉਜਿਉਰਾਖਹਿਤਿਉਤਿਉਰਹਣਾਤੇਰਾਦੀਆਖਾਹਿ॥੩॥ਜਨਮ
ਜਨਮਕੇਕਿਲਵਿਖਕਾਟੈਮਜਨੁਹਰਿਜਨਧੂਰਿ॥ਭਾਇਭਗਤਿਭਰਮਭਉਨਾਸੈਹਰਿਨਾ
ਨਕਸਦਾਹਜੂਰਿ॥੪॥੪॥੧੩੪॥ਆਸਾਮਹਲਾ ੫ ॥ਅਗਮਅਗੋਚਰੁਦਰਸੁ
ਤੇਰਾਸੋਪਾਏਜਿਸੁਮਸਤਕਿਭਾਗੁ॥ਆਪਿਕ੍ਰਿਪਾਲਿਕ੍ਰਿਪਾਪ੍ਰਭਿਧਾਰੀਸਤਿਗੁਰਿਬਖ
ਸਿਆਹਰਿਨਾਮੁ॥੧॥ਕਲਿਜੁਗੁਉਧਾਰਿਆਗੁਰਦੇਵ॥ਮਲਮੂਤਮੂੜਜਿਮੁਘਦਹੋਤੇ
ਸਭਿਲਗੇਤੇਰੀਸੇਵ॥੧॥ਰਹਾਉ॥ਤੂਆਪਿਕਰਤਾਸਭਸ੍ਰਿਸਟਿਧਰਤਾਸਭਮਹਿਰਹਿ
ਆਸਮਾਇ॥ਧਰਮਰਾਜਾਬਿਸਮਾਦੁਹੋਆਸਭਪਈਪੈਰੀਆਇ॥੨॥ਸਤਜੁਗੁਤ੍ਰੇ

ਤਾਦੁਆਪੁਰੁਭਣੀਐਕਲਿਜੁਗੁਊਤਮੋਜੁਗਾਮਾਹਿ॥ਅਹਿਕਰੁਕਰੇਸੁਅਹਿਕਰੁਪਾ
ਏਕੋਈਨਪਕੜੀਐਕਿਸੈਥਾਇ॥੩॥ਹਰਿਜੀਉਸੋਈਕਰਹਿਜਿਭਗਤਤੇਰੇਜਾਚ
ਹਿਏਹੁਤੇਰਾਬਿਰਦੁ॥ਕਰਜੋੜਿਨਾਨਕਦਾਨੁਮਾਗੈਅਪਣਿਆਸੰਤਾਦੇਹਿਹਰਿਦਰ
ਸੁ॥੪॥੫॥੧੪੦॥
ਰਾਗੁਆਸਾਮਹਲਾ ੫ ਘਰੁ ੧੩ ੧ੴਸਤਿਗੁਰਪ੍ਰਸਾਦਿ॥ ॥ਸਤਿਗੁਰਬ
ਚਨਤੁਮ੍ਹਾਰੇ॥ਨਿਰਗੁਣਨਿਸਤਾਰੇ॥੧॥ਰਹਾਉ॥ਮਹਾਬਿਖਾਦੀਦੁਸਟਅਪਵਾਦੀ॥
ਤੇਪੁਨੀਤਸੰਗਾਰੇ॥੧॥ਜਨਮਭਵੰਤੇਨਰਕਿਪੜੰਤੇਤਿਨ੍ਹਕੇਕੁਲਉਧਾਰੇ॥੨॥ਕੋਇਨ
ਜਾਨੈਕੋਇਨਮਾਨੈਸੇਪਰਗਟੁਹਰਿਦੁਆਰੇ॥੩॥ਕਵਨਉਪਮਾਦੇਉਕਵਨਵਡਾਈ
ਨਾਨਕਖਿਨੁਖਿਨੁਵਾਰੇ॥੪॥੧॥੧੪੧॥ਆਸਾਮਹਲਾ ੫ ॥ਬਾਵਰਸੋਇਰਹੇ॥
੧॥ਰਹਾਉ॥ਮੋਹਕੁਟੰਬਬਿਖੈਰਸਮਾਤੇਮਿਥਿਆਗਹਨਗਹੇ॥੧॥ਮਿਥਨਮਨੋਰਥਸੁ
ਪਨਆਨੰਦਉਲਾਸਮਨਿਮੁਖਿਸਤਿਕਹੇ॥੨॥ਅੰਮ੍ਰਿਤੁਨਾਮੁਪਦਾਰਥੁਸੰਗੇਤਿਲੁਮਰ
ਮੁਨਲਹੇ॥੩॥ਕਰਿਕਿਰਪਾਰਾਖੇਸਤਸੰਗੇਨਾਨਕਸਰਣਿਆਹੇ॥੪॥੨॥੧੪੨॥
ਆਸਾਮਹਲਾ ੫ ॥ਤਿਪਦੇ॥ ਓਹਾਪ੍ਰੇਮਪਿਰੀ॥੧॥ਰਹਾਉ॥ਕਨਿਕਮਾਨਿਕ
ਗਜਮੋਤੀਅਨਲਾਲਨਨਹਨਾਹਨਹੀ॥੧॥ਰਾਜਨਭਾਗਨਹੁਕਮਨਸਾਦਨ॥ਕਿਛੁਕਿ
ਛੁਨਚਾਹੀ॥੨॥ਚਰਨਨਸਰਨਨਸੰਤਨਬੰਦਨ॥ਸੁਖੋਸੁਖੁਪਾਹੀ॥ਨਾਨਕਤਪਤਿਹਰੀ
॥ਮਿਲੇਪ੍ਰੇਮਪਿਰੀ॥੩॥੩॥੧੪੩॥ਆਸਾਮਹਲਾ ੫ ॥ਗੁਰਹਿਦਿਖਾਇਓ
ਲੋਇਨਾ॥੧॥ਰਹਾਉ॥ਈਤਹਿਊਤਹਿਘਟਿਘਟਿਘਟਿਘਟਿਤੂੰਹੀਤੂੰਹੀਮੋਹਿਨਾ॥
੧॥ਕਾਰਨਕਰਨਾਧਾਰਨਧਰਨਾਏਕੈਏਕੈਸੋਹਿਨਾ॥੨॥ਸੰਤਨਪਰਸਨਬਲਿਹਾਰੀ
ਦਰਸਨ॥ਨਾਨਕਸੁਖਿਸੁਖਿਸੋਇਨਾ॥੩॥੪॥੧੪੪॥ਆਸਾਮਹਲਾ ੫
ਹਰਿਹਰਿਨਾਮੁਅਮੋਲਾ॥ਓਹੁਸਹਜਿਸੁਹੇਲਾ॥੧॥ਰਹਾਉ॥ਸੰਗਿਸਹਾਈਛੋਡਿਨ
ਜਾਈਓਹੁਅਗਹਅਤੋਲਾ॥੧॥ਪ੍ਰੀਤਮੁਭਾਈਬਾਪੁਮੋਰੋਮਾਈਭਗਤਨਕਾਓਲ੍ਹਾ॥
੨॥ਅਲਖੁਲਖਾਇਆਗੁਰਤੇਪਾਇਆ॥ਨਾਨਕਇਹੁਹਰਿਕਾਚੋਲ੍ਹਾ॥੩॥੫॥੧੪
੫॥ਆਸਾਮਹਲਾ ੫ ॥ਆਪੁਨੀਭਗਤਿਨਿਬਾਹਿ॥ਠਾਕੁਰਆਇਓਆਹਿ॥

੧॥ਰਹਾਉ॥ਨਾਮੁਪਦਾਰਥੁਹੋਇਸਕਾਰਥੁਹਿਰਦੈਚਰਨਬਸਾਹਿ॥੧॥ਏਹਮੁਕਤਾਏਹ
ਜੁਗਤਾਰਾਖਹੁਸੰਤਸੰਗਾਹਿ॥੨॥ਨਾਮੁਧਿਆਵਉਸਹਜਿਸਮਾਵਉ॥ਨਾਨਕਹਰਿਗੁਨ
ਗਾਹਿ॥੩॥੬॥੧੪੬॥ਆਸਾਮਹਲਾ ੫ ॥ਠਾਕੁਰਚਰਣਸੁਹਾਵੇ॥ਹਰਿਸੰਤ
ਨਪਾਵੇ॥੧॥ਰਹਾਉ॥ਆਪੁਗਵਾਇਆਸੇਵਕਮਾਇਆ॥ਗੁਨਰਸਿਰਸਿਗਾਵੇ॥੧॥
ਏਕਹਿਆਸਾਦਰਸਪਿਆਸਾ॥ਆਨਨਭਾਵੇ॥੨॥ਦਇਆਤੁਹਾਰੀਕਿਆਜੰਤਵਿ
ਚਾਰੀ॥ਨਾਨਕਬਲਿਬਲਿਜਾਵੇ॥੩॥੭॥੧੪੭॥ਆਸਾਮਹਲਾ ੫ ॥ਏਕੁਸਿ
ਮਰਿਮਨਮਾਹੀ॥੧॥ਰਹਾਉ॥ਨਾਮੁਧਿਆਵਹੁਰਿਦੈਬਸਾਵਹੁਤਿਸੁਬਿਨੁਕੋਨਾਹੀ॥
੧॥ਪ੍ਰਭਸਰਨੀਆਈਐਸਰਬਫਲਪਾਈਐਸਗਲੇਦੂਖਜਾਹੀ॥੨॥ਜੀਅਨਕੋ
ਦਾਤਾਪੁਰਖੁਬਿਧਾਤਾਨਾਨਕਘਟਿਘਟਿਆਹੀ॥੩॥੮॥੧੪੮॥ਆਸਾਮਹਲਾ
੫ ॥ਹਰਿਬਿਸਰਤਸੋਮੂਆ॥੧॥ਰਹਾਉ॥ਨਾਮੁਧਿਆਵੈਸਰਬਫਲਪਾਵੈਸੋ
ਜਨੁਸੁਖੀਆਹੂਆ॥੧॥ਰਾਜੁਕਹਾਵੈਹਉਕਰਮਕਮਾਵੈਬਾਧਿਓਨਲਿਨੀਭ੍ਰਮਿ
ਸੂਆ॥੨॥ਕਹੁਨਾਨਕਜਿਸੁਸਤਿਗੁਰੁਭੇਟਿਆਸੋਜਨੁਨਿਹਚਲੁਥੀਆ॥੩
॥੯॥੧੪੯॥

ਆਸਾਮਹਲਾ ੫ ਘਰੁ ੧੪ ੧ਓ ਸਤਿਗੁਰਪ੍ਰਸਾਦਿ॥ ਓਹੁਨੇਹੁਨਵੇਲਾ॥
ਅਪੁਨੇਪ੍ਰੀਤਮਸਿਉਲਾਗਿਰਹੈ॥੧॥ਰਹਾਉ॥ਜੋਪ੍ਰਭਭਾਵੈਜਨਮਿਨਆਵੈ॥ਹਰਿ
ਪ੍ਰੇਮਭਗਤਿਹਰਿਪ੍ਰੀਤਿਰਚੈ॥੧॥ਪ੍ਰਭਸੰਗਿਮਿਲੀਜੈਇਹੁਮਨੁਦੀਜੈ॥ਨਾਨਕ
ਨਾਮੁਮਿਲੈਅਪਨੀਦਇਆਕਰਹੁ॥੨॥੧॥੧੫੦॥ਆਸਾਮਹਲਾ ੫ ॥
ਮਿਲੁਰਾਮਪਿਆਰੇਤੁਮਬਿਨੁਧੀਰਜੁਕੋਨਕਰੈ॥੧॥ਰਹਾਉ॥ਸਿੰਮ੍ਰਿਤਿਸਾਸਤ੍ਰ
ਬਹੁਕਰਮਕਮਾਏਪ੍ਰਭਤੁਮਰੇਦਰਸਬਿਨੁਸੁਖੁਨਾਹੀ॥੧॥ਵਰਤਨੇਮਸੰਜਮਰ
ਹਿਥਾਕੇਨਾਨਕਸਾਧਸਰਣਿਪ੍ਰਭਸੰਗਿਵਸੈ॥੨॥੨॥੧੫੧॥

ਆਸਾਮਹਲਾ ੫ ਘਰੁ ੧੫ ਪੜਤਾਲ॥ ੧ਓ ਸਤਿਗੁਰਪ੍ਰਸਾਦਿ॥
ਬਿਕਾਰਮਾਇਆਮਾਦਿਸੋਇਓਸੂਝਬੂਝਨਆਵੈ॥ਪਕਰਿਕੇਸਜਮਿਉਠਾਰਿ
ਓਤਦਹੀਘਰਿਜਾਵੈ॥੧॥ਲੋਭਬਿਖਿਆਬਿਖੈਲਾਗੇਹਿਰਿਵਿਤਚਿਤਦੁਖਾ

ਖਿਨਭੰਗੁਨਾਕੈਮਾਨਿਮਾਤੇਅਸੁਰਜਾਣਹਿਨਾਹੀ॥੧॥ਰਹਾਉ॥ਬੇਦਸਾਸਤ੍ਰਜਨਪੁਕਾਰਹਿ
ਸੁਨੈਨਾਹੀਡੋਰਾ॥ਨਿਪਟਿਬਾਜੀਹਾਰਿਮੂਕਾਪਛੁਤਾਇਓਮਨਿਭੋਰਾ॥੨॥ਡਾਨੁਸਗਲਗੈ
ਰਵਜਹਿਭਰਿਆਦੀਵਾਨਲੇਖੈਨਪਰਿਆ॥ਜੇਂਹਕਾਰਜਿਰਹੈਓਲ੍ਹਾਸੋਇਕਾਮੁਨਕ
ੀਆ॥੩॥ਐਸੋਜਗੁਮੋਹਿਗੁਰਿਦਿਖਾਇਓਤਉਏਕਕੀਰਤਿਗਾਇਆ॥ਮਾਨੁਤਾਨੁ
ਤਜਿਸਿਆਨਪਸਰਣਿਨਾਨਕੁਆਇਆ॥੪॥੧॥੧੫੨॥ਆਸਾਮਹਲਾ ੫ ॥
ਬਾਪਾਰਿਗੋਵਿੰਦਨਾਏ॥ਸਾਧਸੰਤਮਨਾਏਪ੍ਰਿਅਪਾਏਗੁਨਗਾਏਪੰਚਨਾਦਤੂਰਬਜਾਏ॥੧॥
ਰਹਾਉ॥ਕਿਰਪਾਪਾਏਸਹਜਾਏਦਰਸਾਏਅਬਰਾਤਿਆਗੋਵਿੰਦਸਿਉ॥ਸੰਤਸੇਵਿਪ੍ਰੀ
ਤਿਨਾਥਰੰਗਿਲਾਲਨਲਾਏ॥੧॥ਗੁਰਗਿਆਨੁਮਨਿਦ੍ਰਿੜਾਏਰਹਸਾਏਨਹੀਆਏਸਹਜਾ
ਏਮਨਿਨਿਧਾਨੁਪਾਏ॥ਸਭਤਜੀਮਨੈਕੀਕਾਮਕਰਾ॥ਚਿਰੁਚਿਰੁਚਿਰੁਚਿਰੁਭਇਆਮਨਿਬ
ਹੁਤੁਪਿਆਸਲਾਗੀ॥ਹਰਿਦਰਸਨੋਦਿਖਾਵਹੁਮੋਹਿਤੁਮਬਤਾਵਹੁ॥ਨਾਨਕਦੀਨਸਰਣਿ
ਆਏਗਲਿਲਾਏ॥੨॥੨॥੧੫੩॥ਆਸਾਮਹਲਾ ੫ ॥ਕੋਊਬਿਖਮਗਾਰਤੋ
ਰੈ॥ਆਸਪਿਆਸਧੋਹਮੋਹਭਰਮਹੀਤੋਹੋਰੈ॥੧॥ਰਹਾਉ॥ਕਾਮਕ੍ਰੋਧਲੋਭਮਾਨਇਹਬਿ
ਆਧਿਛੋਰੈ॥੧॥ਸੰਤਸੰਗਿਨਾਮਰੰਗਿਗੁਨਗੋਵਿੰਦਗਾਵਉ॥ਅਨਦਿਨੋਪ੍ਰਭਧਿਆਵ
ਉ॥ਭ੍ਰਮਭੀਤਿਜੀਤਿਮਿਟਾਵਉ॥ਨਿਧਿਨਾਮੁਨਾਨਕਮੋਰੈ॥੨॥੩॥੧੫੪॥ਆਸਾਮਹ
ਲਾ ੫ ॥ਕਾਮੁਕ੍ਰੋਧੁਲੋਭੁਤਿਆਗੁ॥ਮਨਿਸਿਮਰਿਗੋਬਿੰਦਨਾਮ॥ਹਰਿਭਜਨ
ਸਫਲਕਾਮ॥੧॥ਰਹਾਉ॥ਤਜਿਮਾਨਮੋਹਵਿਕਾਰਮਿਥਿਆਜਪਿਰਾਮਰਾਮਰਾਮ॥
ਮਨਸੰਤਨਾਕੈਚਰਨਿਲਾਗੁ॥੧॥ਪ੍ਰਭਗੋਪਾਲਦੀਨਦਇਆਲਪਤਿਤਪਾਵਨਪਾਰ
ਬ੍ਰਹਮਹਰਿਚਰਣਸਿਮਰਿਜਾਗੁ॥ਕਰਿਭਗਤਿਨਾਨਕਪੂਰਨਭਾਗੁ॥੨॥੪॥੧੫੫॥
ਆਸਾਮਹਲਾ ੫ ॥ਹਰਖਸੋਗਬੈਰਾਗਅਨੰਦੀਖੇਲੁਰੀਦਿਖਾਇਓ॥੧॥ਰਹਾਉ॥
ਖਿਨਹੂੰਭੈਨਿਰਭੈਖਿਨਹੂੰਖਿਨਹੂੰਉਠਿਧਾਇਓ॥ਖਿਨਹੂੰਰਸਭੋਗਨਖਿਨਹੂੰਖਿਨਹੂਤਜਿਜਾਇ
ਓ॥੧॥ਖਿਨਹੂੰਜੋਗਤਾਪਬਹੁਪੂਜਾਖਿਨਹੂੰਭਰਮਾਇਓ॥ਖਿਨਹੂੰਕਿਰਪਾਸਾਧੂਸੰਗਨਾਨ
ਕਹਰਿਰੰਗਿਲਾਇਓ॥੨॥੫॥੧੫੬॥

ੴ ਸਤਿਗੁਰ ਪ੍ਰਸਾਦਿ ॥

ਰਾਗੁ ਆਸਾ ਮਹਲਾ ੫ ਘਰੁ ੧੭ ਆਸਾਵਰੀ

ਗੋਬਿੰਦ ਗੋਬਿੰਦ ਕਰਿ ਹਾਂ ਹਰਿ ਹਰਿ ਮਨਿ ਪਿਆਰਿ ਹਾਂ ॥ ਗੁਰਿ ਕਹਿਆ ਸੁ ਚਿਤਿ ਧਰਿ ਹਾਂ ॥ ਅਨ ਸਿਉ ਤੋਰਿ ਫੇਰਿ ਹਾਂ ॥ ਐਸੇ ਲਾਲਨੁ ਪਾਇਓ ਰੀ ਸਖੀ ॥੧॥ ਰਹਾਉ ॥ ਪੰਕਜ ਮੋਹ ਸਰਿ ਹਾਂ ॥ ਪਗੁ ਨਹੀ ਚਲੈ ਹਰਿ ਹਾਂ ॥ ਗਹਡਿਓ ਮੂੜ ਨਰਿ ਹਾਂ ॥ ਅਨਿਨ ਉਪਾਵ ਕਰਿ ਹਾਂ ॥ ਤਉ ਨਿਕਸੈ ਸਰਨਿ ਪੈ ਰੀ ਸਖੀ ॥੧॥ ਥਿਰ ਥਿਰ ਚਿਤ ਥਿਰ ਹਾਂ ॥ ਬਨੁ ਗ੍ਰਿਹੁ ਸਮਸਰਿ ਹਾਂ ॥ ਅੰਤਰਿ ਏਕ ਪਿਰ ਹਾਂ ॥ ਬਾਹਰਿ ਅਨੇਕ ਧਰਿ ਹਾਂ ॥ ਰਾਜਨ ਜੋਗੁ ਕਰਿ ਹਾਂ ॥ ਕਹੁ ਨਾਨਕ ਲੋਗ ਅਲੋਗੀ ਰੀ ਸਖੀ ॥੨॥੧॥੧੫੭॥

ਆਸਾਵਰੀ ਮਹਲਾ ੫ ॥ ਮਨਸਾ ਏਕ ਮਾਨਿ ਹਾਂ ॥ ਗੁਰ ਸਿਉ ਨੇਤ ਧਿਆਨਿ ਹਾਂ ॥ ਦ੍ਰਿੜੁ ਸੰਤ ਮੰਤ ਗਿਆਨਿ ਹਾਂ ॥ ਸੇਵਾ ਗੁਰ ਚਰਾਨਿ ਹਾਂ ॥ ਤਉ ਮਿਲੀਐ ਗੁਰ ਕ੍ਰਿਪਾਨਿ ਮੇਰੇ ਮਨਾ ॥੧॥ ਰਹਾਉ ॥ ਟੂਟੇ ਅਨ ਭਰਾਨਿ ਹਾਂ ॥ ਰਵਿਓ ਸਰਬ ਥਾਨਿ ਹਾਂ ॥ ਲਹਿਓ ਜਮ ਭਇਆਨਿ ਹਾਂ ॥ ਪਾਇਓ ਪੇਡ ਥਾਨਿ ਹਾਂ ॥ ਤਉ ਚੂਕੀ ਸਗਲ ਕਾਨਿ ॥੧॥ ਲਹਨੋ ਜਿਸੁ ਮਥਾਨਿ ਹਾਂ ॥ ਭੈ ਪਾਵਕ ਪਾਰਿ ਪਰਾਨਿ ਹਾਂ ॥ ਨਿਜ ਘਰਿ ਤਿਸਹਿ ਥਾਨਿ ਹਾਂ ॥ ਹਰਿ ਰਸ ਰਸਹਿ ਮਾਨਿ ਹਾਂ ॥ ਲਾਥੀ ਤਿਸ ਭੁਖਾਨਿ ਹਾਂ ॥ ਨਾਨਕ ਸਹਜਿ ਸਮਾਇਓ ਰੇ ਮਨਾ ॥੨॥੨॥੧੫੮॥

ਆਸਾਵਰੀ ਮਹਲਾ ੫ ॥ ਹਰਿ ਹਰਿ ਹਰਿ ਗੁਨੀ ਹਾਂ ॥ ਜਪੀਐ ਸਹਜ ਧੁਨੀ ਹਾਂ ॥ ਸਾਧੂ ਰਸਨ ਭਨੀ ਹਾਂ ॥ ਛੂਟਨ ਬਿਧਿ ਸੁਨੀ ਹਾਂ ॥ ਪਾਈਐ ਵਡ ਪੁਨੀ ਮੇਰੇ ਮਨਾ ॥੧॥ ਰਹਾਉ ॥ ਖੋਜਹਿ ਜਨ ਮੁਨੀ ਹਾਂ ॥ ਸ੍ਰਬ ਕਾ ਪ੍ਰਭ ਧਨੀ ਹਾਂ ॥ ਦੁਲਭ ਕਲਿ ਦੁਨੀ ਹਾਂ ॥ ਦੂਖ ਬਿਨਾਸਨੀ ਹਾਂ ॥ ਪ੍ਰਭ ਪੂਰਨ ਆਸਨੀ ਮੇਰੇ ਮਨਾ ॥੧॥ ਮਨ ਸੋ ਸੇਵੀਐ ਹਾਂ ॥ ਅਲਖ ਅਭੇਵੀਐ ਹਾਂ ॥ ਤਾਂ ਸਿਉ ਪ੍ਰੀਤਿ ਕਰਿ ਹਾਂ ॥ ਬਿਨਸਿ ਨ ਜਾਇ ਮਰਿ ਹਾਂ ॥ ਗੁਰ ਤੇ ਜਾਨਿਆ ਹਾਂ ॥ ਨਾਨਕ ਮਨੁ ਮਾਨਿਆ ਮੇਰੇ ਮਨਾ ॥੨॥੩॥੧੫੯॥

ਆਸਾਵਰੀ ਮਹਲਾ ੫ ॥ ਏਕਾ ਓਟ ਗਹੁ ਹਾਂ ॥ ਗੁਰ ਕਾ ਸਬਦੁ ਕਹੁ ਹਾਂ ॥ ਆਗਿਆ ਸਤਿ ਸਹੁ ਹਾਂ ॥ ਮਨਹਿ ਨਿਧਾਨੁ ਲਹੁ ਹਾਂ ॥ ਸੁਖਹਿ ਸਮਾਈਐ ਮੇਰੇ ਮਨਾ ॥੧॥ ਰਹਾਉ ॥ ਜੀਵਤ ਜੋ ਮਰੈ ਹਾਂ ॥ ਦੁਤਰੁ ਸੋ ਤਰੈ ਹਾਂ ॥ ਸਭ ਕੀ ਰੇਨੁ ਹੋਇ ਹਾਂ ॥ ਨਿਰਭਉ ਕਹਉ ਸੋਇ ਹਾਂ ॥ ਮਿਟੇ ਅੰਦੇਸਿਆ ਹਾਂ ॥ ਸੰਤ ਉਪਦੇਸਿਆ ਮੇਰੇ ਮਨਾ ॥੧॥ ਜਿਸੁ ਜਨ ਨਾਮ ਸੁਖੁ ਹਾਂ ॥ ਤਿਸੁ ਨਿਕਟਿ ਨ ਕਦੇ ਦੁਖੁ ਹਾਂ ॥ ਜੋ ਹਰਿ ਹਰਿ ਜਸੁ ਸੁਨੇ ਹਾਂ ॥ ਸਭੁ ਕੋ ਤਿਸੁ ਮੰਨੇ ਹਾਂ ॥ ਸਫਲੁ ਸੁ ਆਇਆ ॥ ਨਾਨਕ ਪ੍ਰਭ ਭਾਇਆ ਮੇਰੇ ਮਨਾ ॥੨॥੪॥੧੬੦॥

ਆਸਾਵਰੀ ਮਹਲਾ ੫ ॥ ਮਿਲਿ

ਹਰਿ ਜਸੁ ਗਾਈਐ ਹਾਂ ॥ ਪਰਮ ਪਦੁ ਪਾਈਐ ਹਾਂ ॥ ਉਆ ਰਸ ਜੋ ਬਿਧੇ ਹਾਂ ॥ ਤਾ ਕਉ ਸਗਲ ਸਿਧੇ ਹਾਂ ॥ ਅਨਦਿਨੁ ਜਾਗਿਆ ਹਾਂ ॥ ਨਾਨਕ ਬਡਭਾਗਿਆ ਮੇਰੇ ਮਨਾ ॥੧॥ ਰਹਾਉ ॥ ਸੰਤ ਪਗ ਧੋਈਐ ਹਾਂ ॥ ਦੁਰਮਤਿ ਖੋਈਐ ਹਾਂ ॥ ਦਾਸਹ ਰੇਨੁ ਹੋਇ ਹਾਂ ॥ ਬਿਆਪੈ ਦੁਖੁ ਨ ਕੋਇ ਹਾਂ ॥ ਭਗਤਾਂ ਸਰਨਿ ਪਰੁ ਹਾਂ ॥ ਜਨਮਿ ਨ ਕਦੇ ਮਰੁ ਹਾਂ ॥ ਅਸਥਿਰੁ ਸੇ ਭਏ ਹਾਂ ॥ ਹਰਿ ਹਰਿ ਜਿਨ ਜਪਿ ਲਏ ਮੇਰੇ ਮਨਾ ॥੧॥ ਸਾਜਨੁ ਮੀਤੁ ਤੂੰ ਹਾਂ ॥ ਨਾਮੁ ਦ੍ਰਿੜਾਇ ਮੂੰ ਹਾਂ ॥ ਤਿਸੁ ਬਿਨੁ ਨਾਹਿ ਕੋਇ ਹਾਂ ॥ ਮਨਹਿ ਅਰਾਧਿ ਸੋਇ ਹਾਂ ॥ ਨਿਮਖ ਨ ਵੀਸਰੈ ਹਾਂ ॥ ਤਿਸੁ ਬਿਨੁ ਕਿਉ ਸਰੈ ਹਾਂ ॥ ਗੁਰ ਕਉ ਕੁਰਬਾਨੁ ਜਾਉ ਹਾਂ ॥ ਨਾਨਕੁ ਜਪੇ ਨਾਉ ਮੇਰੇ ਮਨਾ ॥੨॥੫॥੧੬੧॥

ਆਸਾਵਰੀ ਮਹਲਾ ੫ ॥ ਕਾਰਨ ਕਰਨ ਤੂੰ ਹਾਂ ॥ ਅਵਰੁ ਨਾ ਸੁਝੈ ਮੂੰ ਹਾਂ ॥ ਕਰਹਿ ਸੁ ਹੋਈਐ ਹਾਂ ॥ ਸਹਜਿ ਸੁਖਿ ਸੋਈਐ ਹਾਂ ॥ ਧੀਰਜ ਮਨਿ ਭਏ ਹਾਂ ॥ ਪ੍ਰਭ ਕੈ ਦਰਿ ਪਏ ਮੇਰੇ ਮਨਾ ॥੧॥ ਰਹਾਉ ॥ ਸਾਧੂ ਸੰਗਮੇ ਹਾਂ ॥ ਪੂਰਨ ਸੰਜਮੇ ਹਾਂ ॥ ਜਬ ਤੇ ਛੁਟੇ ਆਪ ਹਾਂ ॥ ਤਬ ਤੇ ਮਿਟੇ ਤਾਪ ਹਾਂ ॥ ਕਿਰਪਾ ਧਾਰੀਆ ਹਾਂ ॥ ਪਤਿ ਰਖੁ ਬਨਵਾਰੀਆ ਮੇਰੇ ਮਨਾ ॥੧॥ ਇਹੁ ਸੁਖੁ ਜਾਨੀਐ ਹਾਂ ॥ ਹਰਿ ਕਰੇ ਸੁ ਮਾਨੀਐ ਹਾਂ ॥ ਮੰਦਾ ਨਾਹਿ ਕੋਇ ਹਾਂ ॥ ਸੰਤ ਕੀ ਰੇਨ ਹੋਇ ਹਾਂ ॥ ਆਪੇ ਜਿਸੁ ਰਖੈ ਹਾਂ ॥ ਹਰਿ ਅੰਮ੍ਰਿਤੁ ਸੋ ਚਖੈ ਮੇਰੇ ਮਨਾ ॥੨॥ ਜਿਸ ਕਾ ਨਾਹਿ ਕੋਇ ਹਾਂ ॥ ਤਿਸ ਕਾ ਪ੍ਰਭੂ ਸੋਇ ਹਾਂ ॥ ਅੰਤਰਗਤਿ ਬੁਝੈ ਹਾਂ ॥ ਸਭੁ ਕਿਛੁ ਤਿਸੁ ਸੁਝੈ ਹਾਂ ॥ ਪਤਿਤ ਉਧਾਰਿ ਲੇਹੁ ਹਾਂ ॥ ਨਾਨਕ ਅਰਦਾਸਿ ਏਹੁ ਮੇਰੇ ਮਨਾ ॥੩॥੬॥੧੬੨॥

ਆਸਾਵਰੀ ਮਹਲਾ ੫ ਇਕਤੁਕਾ ॥ ਓਇ ਪਰਦੇਸੀਆ ਹਾਂ ॥ ਸੁਨਤ ਸੰਦੇਸਿਆ ਹਾਂ ॥੧॥ ਰਹਾਉ ॥ ਜਾ ਸਿਉ ਰਚਿ ਰਹੇ ਹਾਂ ॥ ਸਭ ਕਉ ਤਜਿ ਗਏ ਹਾਂ ॥ ਸੁਪਨਾ ਜਿਉ ਭਏ ਹਾਂ ॥ ਹਰਿ ਨਾਮੁ ਜਿਨਿ ਲਏ ॥੧॥ ਹਰਿ ਤਜਿ ਅਨ ਲਗੇ ਹਾਂ ॥ ਜਨਮਹਿ ਮਰਿ ਭਗੇ ਹਾਂ ॥ ਹਰਿ ਹਰਿ ਜਨਿ ਲਹੇ ਹਾਂ ॥ ਜੀਵਤ ਸੇ ਰਹੇ ਹਾਂ ॥ ਜਿਸਹਿ ਕ੍ਰਿਪਾਲੁ ਹੋਇ ਹਾਂ ॥ ਨਾਨਕ ਭਗਤੁ ਸੋਇ ॥੨॥੭॥੧੬੩॥੨੩੨॥

ੴ ਸਤਿਗੁਰ ਪ੍ਰਸਾਦਿ ॥

ਰਾਗੁ ਆਸਾ ਮਹਲਾ ੯ ॥ ਬਿਰਥਾ ਕਹਉ ਕਉਨ ਸਿਉ ਮਨ ਕੀ ॥ ਲੋਭਿ ਗ੍ਰਸਿਓ ਦਸ ਹੂ ਦਿਸ ਧਾਵਤ ਆਸਾ ਲਾਗਿਓ ਧਨ ਕੀ ॥੧॥ ਰਹਾਉ ॥ ਸੁਖ ਕੈ ਹੇਤਿ ਬਹੁਤੁ ਦੁਖੁ ਪਾਵਤ ਸੇਵ ਕਰਤ ਜਨ ਜਨ ਕੀ ॥ ਦੁਆਰਹਿ ਦੁਆਰਿ ਸੁਆਨ ਜਿਉ ਡੋਲਤ ਨਹ ਸੁਧ ਰਾਮ ਭਜਨ ਕੀ ॥੧॥

॥ਮਾਨਸਜਨਮੁਅਕਾਰਥਖੋਵਤਲਾਜਨਲੋਕਹਸਨਕੀ॥ਨਾਨਕਹਰਿਜਸੁਕਿਉਨਹੀਗਾ
ਵਤਕੁਮਤਿਬਿਨਾਸੈਤਨਕੀ॥੨॥੧॥੨੩੩॥

ਰਾਗੁਆਸਾਮਹਲਾ ੧ ਅਸਟਪਦੀਆ॥ ਘਰੁ ੨ ੧ੴਸਤਿਗੁਰਪ੍ਰਸਾਦਿ॥

ਉਤਰਿਅਵਘਟਿਸਰਵਰਿਨਾਵੈ॥ਬਕੈਨਬੋਲੈਹਰਿਗੁਣਗਾਵੈ॥ਜਲੁਆਕਾਸੀਸੁੰਨਿ
ਸਮਾਵੈ॥ਰਸੁਸਤੁਝੋਲਿਮਹਾਰਸੁਪਾਵੈ॥੧॥ਐਸਾਗਿਆਨੁਸੁਨਹੁਅਭਮੋਰੇ॥ਭਰਿਪੁ
ਰਿਧਾਰਿਰਹਿਆਸਭਠਉਰੇ॥੧॥ਰਹਾਉ॥ਸਚੁਬ੍ਰਤੁਨੇਮੁਨਕਾਲੁਸੰਤਾਵੈ॥ਸਤਿਗੁਰਸ
ਬਦਿਕਰੋਧੁਜਲਾਵੈ॥ਗਗਨਿਨਿਵਾਸਿਸਮਾਧਿਲਗਾਵੈ॥ਪਾਰਸੁਪਰਸਿਪਰਮਪਦੁ
ਪਾਵੈ॥੨॥ਸਚੁਮਨਕਾਰਣਿਤਤੁਬਿਲੋਵੈ॥ਸੁਭਰਸਰਵਰਿਮੈਲੁਨਧੋਵੈ॥ਜੈਸਿਉਰ
ਤਾਤੈਸੋਹੋਵੈ॥ਆਪੇਕਰਤਾਕਰੇਸੁਹੋਵੈ॥੩॥ਗੁਰਹਿਵਸੀਤਲੁਅਗਨਿਬੁਝਾਵੈ॥ਸੇਵ
ਸੁਰਤਿਬਿਭੂਤਚੜਾਵੈ॥ਦਰਸਨੁਆਪਿਸਹਜਘਰਿਆਵੈ॥ਨਿਰਮਲਬਾਣੀਨਾਦੁਵ
ਜਾਵੈ॥੪॥ਅੰਤਰਿਗਿਆਨੁਮਹਾਰਸੁਸਾਰਾ॥ਤੀਰਥਮਜਨੁਗੁਰਵੀਚਾਰਾ॥ਅੰਤਰਿਪੂਜ
ਥਾਨੁਮੁਰਾਰਾ॥ਜੋਤੀਜੋਤਿਮਿਲਾਵਣਹਾਰਾ॥੫॥ਰਸਿਰਸਿਆਮਤਿਏਕੈਭਾਇ॥ਤਖ
ਤਨਿਵਾਸੀਪੰਚਸਮਾਇ॥ਕਾਰਕਮਾਈਖਸਮਰਜਾਇ॥ਅਵਿਗਤਨਾਥੁਨਲਖਿਆਜ
ਇ॥੬॥ਜਲਮਹਿਉਪਜੈਜਲਤੇਦੂਰਿ॥ਜਲਮਹਿਜੋਤਿਰਹਿਆਭਰਪੂਰਿ॥ਕਿਸੁਨੇ
ੜੈਕਿਸੁਆਖਾਦੂਰਿ॥ਨਿਧਿਗੁਣਗਾਵਾਦੇਖਿਹਦੂਰਿ॥੭॥ਅੰਤਰਿਬਾਹਰਿਅਵਰੁਨ
ਕੋਇ॥ਜੋਤਿਸੁਭਾਵੈਸੋਫੁਨਿਹੋਇ॥ਸੁਣਿਭਰਥਰਿਨਾਨਕੁਕਹੈਬੀਚਾਰੁ॥ਨਿਰਮਲ
ਨਾਮੁਮੇਰਾਆਧਾਰੁ॥੮॥੧॥ਆਸਾਮਹਲਾ ੧ ॥ਸਭਿਜਪਸਭਿਤਪਸਭਚਤੁਰ
ਈ॥ਉਝੜਿਭਰਮੈਰਾਹਿਨਪਾਈ॥ਬਿਨੁਬੂਝੇਕੋਥਾਇਨਪਾਈ॥ਨਾਮਬਿਹੂਣੈਮਾਥੇਛਾ
ਈ॥੧॥ਸਾਚਧਣੀਜਗੁਆਇਬਿਨਾਸਾ॥ਛੂਟਸਿਪ੍ਰਾਣੀਗੁਰਮੁਖਿਦਾਸਾ॥੧॥ਰਹਾਉ
॥ਜਗੁਮੋਹਿਬਾਧਾਬਹੁਤੀਆਸਾ॥ਗੁਰਮਤੀਇਕਿਭਏਉਦਾਸਾ॥ਅੰਤਰਿਨਾਮੁਕਮਲੁਪ
ਰਗਾਸਾ॥ਤਿਨਕਉਨਾਹੀਜਮਕੀਤ੍ਰਾਸਾ॥੨॥ਜਗੁਤ੍ਰਿਅਜਿਤੁਕਾਮਣਿਹਿਤਕਾਰੀ॥ਪੁਤ੍ਰ
ਕਲਤ੍ਰਲਗਿਨਾਮੁਵਿਸਾਰੀ॥ਬਿਰਥਾਜਨਮੁਗਵਾਇਆਬਾਜੀਹਾਰੀ॥ਸਤਿਗੁਰੁਸੇ
ਵੇਕਰਣੀਸਾਰੀ॥੩॥ਬਾਹਰਹੁਹਉਮੈਕਹੈਕਹਾਏ॥ਅੰਦਰਹੁਮੁਕਤੁਲੇਪੁਕਦੇਨਲਾਏ

॥ਮਾਇਆਮੋਹੁਗੁਰਸਬਦਿਜਲਾਏ॥ਨਿਰਮਲਨਾਮੁਸਦਹਿਰਦੈਧਿਆਏ॥੪॥ਧਾ
ਵਤੁਰਾਖੈਠਾਕਿਰਹਾਏ॥ਸਿਖਸੰਗਤਿਕਰਮਿਮਿਲਾਏ॥ਗੁਰਬਿਨੁਭੂਲੋਆਵੈਜਾਏ॥
ਨਦਰਿਕਰੇਸੰਜੋਗਿਮਿਲਾਏ॥੫॥ਰੂੜੋਕਹਉਨਕਹਿਆਜਾਈ॥ਅਕਥਕਥਉਨਹ
ਕੀਮਤਿਪਾਈ॥ਸਭਦੁਖਤੇਰੇਸੂਖਰਜਾਈ॥ਸਭਿਦੁਖਮੇਟੇਸਾਚੈਨਾਈ॥੬॥ਕਰਬਿ
ਨੁਵਾਜਾਪਗਬਿਨੁਤਾਲਾ॥ਜੇਸਬਦੁਬੁਝੈਤਾਸਚੁਨਿਹਾਲਾ॥ਅੰਤਰਿਸਾਚੁਸਭੇਸੁ
ਖਨਾਲਾ॥ਨਦਰਿਕਰੇਰਾਖੈਰਖਵਾਲਾ॥੭॥ਤ੍ਰਿਭਵਣਸੂਝੈਆਪੁਗਵਾਵੈ॥ਬਾਣੀਬੂ
ਝੈਸਚਿਸਮਾਵੈ॥ਸਬਦੁਵੀਚਾਰੇਏਕਲਿਵਤਾਰਾ॥ਨਾਨਕਧੰਨੁਸਵਾਰਣਹਾਰਾ॥੮॥
੨॥ਆਸਾਮਹਲਾ ੧ ॥ਲੇਖਅਸੰਖਲਿਖਿਲਿਖਿਮਾਨੁ॥ਮਨਿਮਾਨਿਐਸਚੁ
ਸੁਰਤਿਵਖਾਨੁ॥ਕਥਨੀਬਦਨੀਪੜਿਪੜਿਭਾਰੁ॥ਲੇਖਅਸੰਖਅਲੇਖੁਅਪਾਰੁ॥੧॥
ਐਸਾਸਾਚਾਤੂੰਏਕੋਜਾਣੁ॥ਜੰਮਣੁਮਰਣਾਹੁਕਮੁਪਛਾਣੁ॥੧॥ਰਹਾਉ॥ਮਾਇਆਮੋ
ਹਿਜਗੁਬਾਧਾਜਮਕਾਲਿ॥ਬਾਂਧਾਛੂਟੈਨਾਮੁਸਮਾਲਿ॥ਗੁਰੁਸੁਖਦਾਤਾਅਵਰੁਨਭਾ
ਲਿ॥ਹਲਤਿਪਲਤਿਨਿਬਹੀਤੁਧੁਨਾਲਿ॥੨॥ਸਬਦਿਮਰੈਤਾਂਏਕਲਿਵਲਾਏ॥
ਅਚਰੁਚਰੈਤਾਂਭਰਮੁਚੁਕਾਏ॥ਜੀਵਨਮੁਕਤੁਮਨਿਨਾਮੁਵਸਾਏ॥ਗੁਰਮੁਖਿਹੋਇਤਸ
ਚਿਸਮਾਏ॥੩॥ਜਿਨਿਧਰਸਾਜੀਗਗਨੁਅਕਾਸੁ॥ਜਿਨਿਸਭਥਾਪੀਥਾਪਿਉਥਾਪਿ॥
ਸਰਬਨਿਰੰਤਰਿਆਪੇਆਪਿ॥ਕਿਸੈਨਪੂਛੇਬਖਸੇਆਪਿ॥੪॥ਤੂਪੁਰੁਸਾਗਰੁਮਾਣਕ
ਹੀਰੁ॥ਤੂਨਿਰਮਲੁਸਚੁਗੁਣੀਗਹੀਰੁ॥ਸੁਖੁਮਾਨੈਭੇਟੈਗੁਰਪੀਰੁ॥ਏਕੋਸਾਹਿਬੁਏਕੁਵਜੀ
ਰੁ॥੫॥ਜਗੁਬੰਦੀਮੁਕਤੇਹਉਮਾਰੀ॥ਜਗਿਗਿਆਨੀਵਿਰਲਾਆਚਾਰੀ॥ਜਗਿਪੰਡਿ
ਤੁਵਿਰਲਾਵੀਚਾਰੀ॥ਬਿਨੁਸਤਿਗੁਰੁਭੇਟੇਸਭਫਿਰੈਅਹੰਕਾਰੀ॥੬॥ਜਗੁਦੁਖੀਆ
ਸੁਖੀਆਜਨੁਕੋਇ॥ਜਗੁਰੋਗੀਭੋਗੀਗੁਣਰੋਇ॥ਜਗੁਉਪਜੈਬਿਨਸੈਪਤਿਖੋਇ॥
ਗੁਰਮੁਖਿਹੋਵੈਬੂਝੈਸੋਇ॥੭॥ਮਹਘੋਮੋਲਿਭਾਰਿਅਫਾਰੁ॥ਅਟਲਅਛਲੁਗੁਰਮ
ਤੀਧਾਰੁ॥ਭਾਇਮਿਲੈਭਾਵੈਭੈਕਾਰੁ॥ਨਾਨਕੁਨੀਚੁਕਹੈਬੀਚਾਰੁ॥੮॥੩॥ਆਸਾਮ
ਹਲਾ ੧ ॥ਏਕੁਮਰੈਪੰਚੇਮਿਲਿਰੋਵਹਿ॥ਹਉਮੈਜਾਇਸਬਦਿਮਲੁਧੋਵਹਿ॥
ਸਮਝਿਸੂਝਿਸਹਜਘਰਿਹੋਵਹਿ॥ਬਿਨੁਬੂਝੇਸਗਲੀਪਤਿਖੋਵਹਿ॥੧॥ਕਉਣੁਮਰੈ

ਕਉਣੁ ਨ ਰੋਵੈ ਓਹੀ ॥ ਕਰਣ ਕਾਰਣ ਸਭ ਸੈ ਸਿਰਿ ਤੋਹੀ ॥੧॥ ਰਹਾਉ ॥ ਮੂਏ ਕਉ ਰੋਵੈ ਦੁਖੁ
ਕੋਇ ॥ ਸੋ ਰੋਵੈ ਜਿਸੁ ਬੇਦਨ ਹੋਇ ॥ ਜਿਸੁ ਬੀਤੀ ਜਾਣੈ ਪ੍ਰਭ ਸੋਇ ॥ ਆਪੇ ਕਰਤਾ ਕਰੇ ਸੁ
ਹੋਇ ॥੨॥ ਜੀਵਤ ਮਰਣਾ ਤਾਰੇ ਤਰਣਾ ॥ ਜੈ ਜਗਦੀਸ ਪਰਮ ਗਤਿ ਸਰਣਾ ॥ ਹਉ ਬਲਿ
ਹਾਰੀ ਸਤਿਗੁਰ ਚਰਣਾ ॥ ਗੁਰੁ ਬੋਹਿਥੁ ਸਬਦਿ ਭੈ ਤਰਣਾ ॥੩॥ ਨਿਰਭਉ ਆਪਿ ਨਿਰੰਤਰਿ
ਜੋਤਿ ॥ ਬਿਨੁ ਨਾਵੈ ਸੂਤਕੁ ਜਗਿ ਛੋਤਿ ॥ ਦੁਰਮਤਿ ਬਿਨਸੈ ਕਿਆ ਕਹਿ ਰੋਤਿ ॥ ਜਨਮਿ ਮੂ
ਏ ਬਿਨੁ ਭਗਤਿ ਸਰੋਤਿ ॥੪॥ ਮੂਏ ਕਉ ਸਚੁ ਰੋਵਹਿ ਮੀਤ ॥ ਤ੍ਰੈ ਗੁਣ ਰੋਵਹਿ ਨੀਤਾ ਨੀਤ ॥
ਦੁਖੁ ਸੁਖੁ ਪਰਹਰਿ ਸਹਜਿ ਸੁਚੀਤ ॥ ਤਨੁ ਮਨੁ ਸਉਪਉ ਕ੍ਰਿਸਨ ਪਰੀਤਿ ॥੫॥ ਭੀਤਰਿ ਏ
ਕੁ ਅਨੇਕ ਅਸੰਖ ॥ ਕਰਮ ਧਰਮ ਬਹੁ ਸੰਖ ਅਸੰਖ ॥ ਬਿਨੁ ਭੈ ਭਗਤੀ ਜਨਮੁ ਬਿਰੰਥ ॥ ਹ
ਰਿ ਗੁਣ ਗਾਵਹਿ ਮਿਲਿ ਪਰਮਾਰੰਥ ॥੬॥ ਆਪਿ ਮਰੈ ਮਾਰੇ ਭੀ ਆਪਿ ॥ ਆਪਿ ਉਪਾਏ
ਥਾਪਿ ਉਥਾਪਿ ॥ ਸ੍ਰਿਸਟਿ ਉਪਾਈ ਜੋਤੀ ਤੂ ਜਾਤਿ ॥ ਸਬਦੁ ਵੀਚਾਰਿ ਮਿਲਣੁ ਨਹੀ ਭ੍ਰਾ
ਤਿ ॥੭॥ ਸੂਤਕੁ ਅਗਨਿ ਭਖੈ ਜਗੁ ਖਾਇ ॥ ਸੂਤਕੁ ਜਲਿ ਥਲਿ ਸਭ ਹੀ ਥਾਇ ॥ ਨਾਨਕ
ਸੂਤਕਿ ਜਨਮਿ ਮਰੀਜੈ ॥ ਗੁਰ ਪਰਸਾਦੀ ਹਰਿ ਰਸੁ ਪੀਜੈ ॥੮॥੪॥ ਰਾਗੁ ਆਸਾ ਮਹਲਾ
੧ ॥ ਆਪੁ ਵੀਚਾਰੈ ਸੁ ਪਰਖੈ ਹੀਰਾ ॥ ਏਕ ਦ੍ਰਿਸਟਿ ਤਾਰੇ ਗੁਰ ਪੂਰਾ ॥ ਗੁਰੁ ਮਾਨੈ ਮ
ਨ ਤੇ ਮਨੁ ਧੀਰਾ ॥੧॥ ਐਸਾ ਸਾਹੁ ਸਰਾਫੀ ਕਰੈ ॥ ਸਾਚੀ ਨਦਰਿ ਏਕ ਲਿਵ ਤਰੈ ॥੧॥
ਰਹਾਉ ॥ ਪੂੰਜੀ ਨਾਮੁ ਨਿਰੰਜਨ ਸਾਰੁ ॥ ਨਿਰਮਲੁ ਸਾਚਿ ਰਤਾ ਪੈਕਾਰੁ ॥ ਸਿਫਤਿ ਸਹਜ ਘ
ਰਿ ਗੁਰੁ ਕਰਤਾਰੁ ॥੨॥ ਆਸਾ ਮਨਸਾ ਸਬਦਿ ਜਲਾਏ ॥ ਰਾਮ ਨਰਾਇਣੁ ਕਹੈ ਕਹਾਏ ॥
ਗੁਰ ਤੇ ਵਾਟ ਮਹਲੁ ਘਰੁ ਪਾਏ ॥੩॥ ਕੰਚਨ ਕਾਇਆ ਜੋਤਿ ਅਨੂਪੁ ॥ ਤ੍ਰਿਭਵਣ ਦੇਵ
ਸਗਲ ਸਰੂਪੁ ॥ ਮੈ ਸੋ ਧਨੁ ਪਲੈ ਸਾਚੁ ਅਖੂਟੁ ॥੪॥ ਪੰਚ ਤੀਨਿ ਨਵ ਚਾਰਿ ਸਮਾਵੈ ॥
ਧਰਣਿ ਗਗਨੁ ਕਲ ਧਾਰਿ ਰਹਾਵੈ ॥ ਬਾਹਰਿ ਜਾਤਉ ਉਲਟਿ ਪਰਾਵੈ ॥੫॥ ਮੂਰਖੁ ਹੋ
ਇ ਨ ਆਖੀ ਸੂਝੈ ॥ ਜਿਹਵਾ ਰਸੁ ਨਹੀ ਕਹਿਆ ਬੂਝੈ ॥ ਬਿਖੁ ਕਾ ਮਾਤਾ ਜਗ ਸਿਉ ਲੂ
ਝੈ ॥੬॥ ਊਤਮ ਸੰਗਤਿ ਊਤਮੁ ਹੋਵੈ ॥ ਗੁਣ ਕਉ ਧਾਵੈ ਅਵਗਣ ਧੋਵੈ ॥ ਬਿਨੁ
ਗੁਰ ਸੇਵੇ ਸਹਜੁ ਨ ਹੋਵੈ ॥੭॥ ਹੀਰਾ ਨਾਮੁ ਜਵੇਹਰ ਲਾਲੁ ॥ ਮਨੁ ਮੋਤੀ ਹੈ ਤਿਸ ਕਾ ਮਾ
ਲੁ ॥ ਨਾਨਕ ਪਰਖੈ ਨਦਰਿ ਨਿਹਾਲੁ ॥੮॥੫॥ ਆਸਾ ਮਹਲਾ ੧ ॥

ਗੁਰਮੁਖਿ ਗਿਆਨੁ ਧਿਆਨੁ ਮਨਿ ਮਾਨੁ ॥ ਗੁਰਮੁਖਿ ਮਹਲੀ ਮਹਲੁ ਪਛਾਨੁ ॥ ਗੁਰਮੁਖਿ ਸੁਰਤਿ ਸ
ਬਦੁ ਨੀਸਾਨੁ ॥੧॥ ਐਸੇ ਪ੍ਰੇਮ ਭਗਤਿ ਵੀਚਾਰੀ ॥ ਗੁਰਮੁਖਿ ਸਾਚਾ ਨਾਮੁ ਮੁਰਾਰੀ ॥੧॥ ਰਹਾਉ ॥ ਅ
ਹਿਨਿਸਿ ਨਿਰਮਲੁ ਥਾਨਿ ਸੁਥਾਨੁ ॥ ਤੀਨਿ ਭਵਨ ਨਿਹਕੇਵਲ ਗਿਆਨੁ ॥ ਸਾਚੇ ਗੁਰ ਤੇ ਹੁਕਮੁ ਪਛਾ
ਨੁ ॥੨॥ ਸਾਚਾ ਹਰਖੁ ਨਾਹੀ ਤਿਸੁ ਸੋਗੁ ॥ ਅੰਮ੍ਰਿਤੁ ਗਿਆਨੁ ਮਹਾ ਰਸੁ ਭੋਗੁ ॥ ਪੰਚ ਸਮਾਈ ਸੁਖੀ ਸ
ਭੁ ਲੋਗੁ ॥੩॥ ਸਗਲੀ ਜੋਤਿ ਤੇਰਾ ਸਭੁ ਕੋਈ ॥ ਆਪੇ ਜੋੜਿ ਵਿਛੋੜੇ ਸੋਈ ॥ ਆਪੇ ਕਰਤਾ ਕਰੇ ਸੁ
ਹੋਈ ॥੪॥ ਢਾਹਿ ਉਸਾਰੇ ਹੁਕਮਿ ਸਮਾਵੈ ॥ ਹੁਕਮੋ ਵਰਤੈ ਜੋ ਤਿਸੁ ਭਾਵੈ ॥ ਗੁਰ ਬਿਨੁ ਪੂਰਾ ਕੋਇ
ਨ ਪਾਵੈ ॥੫॥ ਬਾਲਕ ਬਿਰਧਿ ਨ ਸੁਰਤਿ ਪਰਾਨਿ ॥ ਭਰਿ ਜੋਬਨਿ ਬੂਡੈ ਅਭਿਮਾਨਿ ॥ ਬਿਨੁ ਨਾਵੈ
ਕਿਆ ਲਹਸਿ ਨਿਦਾਨਿ ॥੬॥ ਜਿਸ ਕਾ ਅਨੁ ਧਨੁ ਸਹਜਿ ਨ ਜਾਨਾ ॥ ਭਰਮਿ ਭੁਲਾਨਾ ਫਿਰਿ ਪਛੁ
ਤਾਨਾ ॥ ਗਲਿ ਫਾਹੀ ਬਉਰਾ ਬਉਰਾਨਾ ॥੭॥ ਬੂਡਤ ਜਗੁ ਦੇਖਿਆ ਤਉ ਡਰਿ ਭਾਗੇ ॥ ਸਤਿਗੁਰਿ
ਰਾਖੇ ਸੇ ਵਡਭਾਗੇ ॥ ਨਾਨਕ ਗੁਰ ਕੀ ਚਰਣੀ ਲਾਗੇ ॥੮॥੬॥ ਆਸਾ ਮਹਲਾ ੧ ॥ ਗਾਵ
ਹਿ ਗੀਤੇ ਚੀਤਿ ਅਨੀਤੇ ॥ ਰਾਗ ਸੁਣਾਇ ਕਹਾਵਹਿ ਬੀਤੇ ॥ ਬਿਨੁ ਨਾਵੈ ਮਨਿ ਝੂਠੁ ਅਨੀਤੇ ॥੧॥
ਕਹਾ ਚਲਹੁ ਮਨ ਰਹਹੁ ਘਰੇ ॥ ਗੁਰਮੁਖਿ ਰਾਮ ਨਾਮਿ ਤ੍ਰਿਪਤਾਸੇ ਖੋਜਤ ਪਾਵਹੁ ਸਹਜਿ ਹਰੇ ॥੧॥
ਰਹਾਉ ॥ ਕਾਮੁ ਕ੍ਰੋਧੁ ਮਨਿ ਮੋਹੁ ਸਰੀਰਾ ॥ ਲਬੁ ਲੋਭੁ ਅਹੰਕਾਰੁ ਸੁ ਪੀਰਾ ॥ ਰਾਮ ਨਾਮ ਬਿਨੁ ਕਿਉ ਮ
ਨੁ ਧੀਰਾ ॥੨॥ ਅੰਤਰਿ ਨਾਵਣੁ ਸਾਚੁ ਪਛਾਣੈ ॥ ਅੰਤਰ ਕੀ ਗਤਿ ਗੁਰਮੁਖਿ ਜਾਣੈ ॥ ਸਾਚ ਸਬ
ਦ ਬਿਨੁ ਮਹਲੁ ਨ ਪਛਾਣੈ ॥੩॥ ਨਿਰੰਕਾਰ ਮਹਿ ਆਕਾਰੁ ਸਮਾਵੈ ॥ ਅਕਲ ਕਲਾ ਸਚੁ ਸਾਚਿ
ਟਿਕਾਵੈ ॥ ਸੋ ਨਰੁ ਗਰਭ ਜੋਨਿ ਨਹੀ ਆਵੈ ॥੪॥ ਜਹਾਂ ਨਾਮੁ ਮਿਲੈ ਤਹ ਜਾਉ ॥ ਗੁਰ ਪਰਸਾਦੀ ਕ
ਰਮ ਕਮਾਉ ॥ ਨਾਮੇ ਰਾਤਾ ਹਰਿ ਗੁਣ ਗਾਉ ॥੫॥ ਗੁਰ ਸੇਵਾ ਤੇ ਆਪੁ ਪਛਾਤਾ ॥ ਅੰਮ੍ਰਿਤ ਨਾਮੁ
ਵਸਿਆ ਸੁਖਦਾਤਾ ॥ ਅਨਦਿਨੁ ਬਾਣੀ ਨਾਮੇ ਰਾਤਾ ॥੬॥ ਮੇਰਾ ਪ੍ਰਭੁ ਲਾਏ ਤਾ ਕੋ ਲਾਗੈ ॥ ਹਉਮੈ
ਮਾਰੇ ਸਬਦੇ ਜਾਗੈ ॥ ਐਥੈ ਓਥੈ ਸਦਾ ਸੁਖੁ ਆਗੈ ॥੭॥ ਮਨੁ ਚੰਚਲੁ ਬਿਧਿ ਨਾਹੀ ਜਾਣੈ ॥ ਮਨਮੁ
ਖਿ ਮੈਲਾ ਸਬਦੁ ਨ ਪਛਾਣੈ ॥ ਗੁਰਮੁਖਿ ਨਿਰਮਲੁ ਨਾਮੁ ਵਖਾਣੈ ॥੮॥ ਹਰਿ ਜੀਉ ਆਗੈ ਕਰੀ
ਅਰਦਾਸਿ ॥ ਸਾਧੂ ਜਨ ਸੰਗਤਿ ਹੋਇ ਨਿਵਾਸੁ ॥ ਕਿਲਵਿਖ ਦੁਖ ਕਾਟੇ ਹਰਿ ਨਾਮੁ ਪ੍ਰਗਾਸੁ ॥
੯॥ ਕਰਿ ਬੀਚਾਰੁ ਆਚਾਰੁ ਪਰਾਤਾ ॥ ਸਤਿਗੁਰ ਬਚਨੀ ਏਕੋ ਜਾਤਾ ॥ ਨਾਨਕ ਰਾਮ ਨਾਮਿ ਮਨ
ਰਾਤਾ ॥੧੦॥੭॥ ਆਸਾ ਮਹਲਾ ੧ ॥ ਮਨੁ ਮੈਗਲੁ ਸਾਕਤੁ ਦੇਵਾਨਾ ॥ ਬਨ ਖੰਡਿ ਮਾਇ

ਆਮੋਹਿਹੈਰਾਨਾ॥ਇਤੁਉਤਜਾਹਿਕਾਲਕੇਚਾਪੇ॥ਗੁਰਮੁਖਿਖੋਜਿਲਹੈਘਰੁਆਪੇ॥੧॥ਅਬਿ
ਨੁਗੁਰਸਬਦੇਮਨੁਨਹੀਠਉਰਾ॥ਸਿਮਰਹੁਰਾਮਨਾਮੁਅਤਿਨਿਰਮਲੁ॥ਅਵਰਤਿਆਗਹੁਹਉ
ਮੈਕਉਰਾ॥੧॥ਰਹਾਉ॥ਇਹੁਮਨੁਮੁਗਧੁਕਹਹੁਕਿਉਰਹਸੀ॥ਬਿਨੁਸਮਝੇਜਮਕਾਦੁਖੁਸਹੈ
॥ਆਪੇਬਖਸੇਸਤਿਗੁਰੁਮੇਲੈ॥ਕਾਲੁਕੰਟਕੁਮਾਰੇਸਚੁਪੇਲੈ॥੨॥ਇਹੁਮਨੁਕਰਮਾਇਹੁਮਨੁ
ਧਰਮਾ॥ਇਹੁਮਨੁਪੰਚਤਤੁਤੇਜਨਮਾ॥ਸਾਕਤਲੋਭੀਇਹੁਮਨੁਮੂੜਾ॥ਗੁਰਮੁਖਿਨਾਮੁਜਪੈ
ਮਨੁਰੂੜਾ॥੩॥ਗੁਰਮੁਖਿਮਨੁਅਸਥਾਨੇਸੋਈ॥ਗੁਰਮੁਖਿਤ੍ਰਿਭਵਣਿਸੋਝੀਹੋਈ॥ਇਹੁਮਨੁ
ਜੋਗੀਭੋਗੀਤਪੁਤਾਪੈ॥ਗੁਰਮੁਖਿਚੀਨੈਹਰਿਪ੍ਰਭੁਆਪੈ॥੪॥ਮਨੁਬੈਰਾਗੀਹਉਮੈਤਿਆਗੀ
॥ਘਟਿਘਟਿਮਨਸਾਦੁਬਿਧਾਲਾਗੀ॥ਰਾਮਰਸਾਇਣੁਗੁਰਮੁਖਿਚਾਖੈ॥ਦਰਿਘਰਿਮਹਲੀ
ਹਰਿਪਤਿਰਾਖੈ॥੫॥ਇਹੁਮਨੁਰਾਜਾਸੂਰਸੰਗਾਮਿ॥ਇਹੁਮਨੁਨਿਰਭਉਗੁਰਮੁਖਿਨਾਮਿ॥ਮਾਰੇ
ਪੰਚਅਪੁਨੈਵਸਿਕੀਏ॥ਹਉਮੈਗ੍ਰਾਸਿਇਕਤੁਥਾਇਕੀਏ॥੬॥ਗੁਰਮੁਖਿਰਾਗਸੁਆਦਅ
ਨਤਿਆਗੇ॥ਗੁਰਮੁਖਿਇਹੁਮਨੁਭਗਤੀਜਾਗੇ॥ਅਨਹਦਸੁਣਿਮਾਨਿਆਸਬਦੁਵੀਚਾਰੀ
॥ਆਤਮੁਚੀਨਿਭਏਨਿਰੰਕਾਰੀ॥੭॥ਇਹੁਮਨੁਨਿਰਮਲੁਦਰਿਘਰਿਸੋਈ॥ਗੁਰਮੁਖਿਭਗ
ਤਿਭਾਉਧੁਨਿਹੋਈ॥ਅਹਿਨਿਸਿਹਰਿਜਸੁਗੁਰਪਰਸਾਦਿ॥ਘਟਿਘਟਿਸੋਪ੍ਰਭੁਆਦਿਜੁ
ਗਾਦਿ॥੮॥ਰਾਮਰਸਾਇਣਿਇਹੁਮਨੁਮਾਤਾ॥ਸਰਬਰਸਾਇਣੁਗੁਰਮੁਖਿਜਾਤਾ॥ਭਗ
ਤਿਹੇਤੁਗੁਰਚਰਣਨਿਵਾਸਾ॥ਨਾਨਕਹਰਿਜਨਕੇਦਾਸਨਿਦਾਸਾ॥੯॥੮॥ਆਸਾਮਹਲਾ
॥ਤਨੁਬਿਨਸੈਧਨੁਕਾਕੋਕਹੀਐ॥ਬਿਨੁਗੁਰਰਾਮਨਾਮੁਕਤਲਹੀਐ॥ਰਾਮਨਾਮਧਨੁਸੰ
ਗਿਸਖਾਈ॥ਅਹਿਨਿਸਿਨਿਰਮਲੁਹਰਿਲਿਵਲਾਈ॥੧॥ਰਾਮਨਾਮਬਿਨੁਕਵਨੁਹਮਾਰਾ॥ਸੁ
ਖਦੁਖਸਮਕਰਿਨਾਮੁਨਛੋਡਉਆਪੇਬਖਸਿਮਿਲਾਵਣਹਾਰਾ॥੧॥ਰਹਾਉ॥ਕਨਿਕਕਾਮਨੀ
ਹੇਤੁਗਵਾਰਾ॥ਦੁਬਿਧਾਲਾਗੇਨਾਮੁਵਿਸਾਰਾ॥ਜਿਸੁਤੂੰਬਖਸਹਿਨਾਮੁਜਪਾਇ॥ਦੂਤੁਨਲਾ
ਗਿਸਕੈਗੁਨਗਾਇ॥੨॥ਹਰਿਗੁਰੁਦਾਤਾਰਾਮਗੁਪਾਲਾ॥ਜਿਉਭਾਵੈਤਿਉਰਾਖੁਦਇਆ
ਲਾ॥ਗੁਰਮੁਖਿਰਾਮੁਮੇਰੈਮਨਿਭਾਇਆ॥ਰੋਗਮਿਟੇਦੁਖੁਠਾਕਿਰਹਾਇਆ॥੩॥ਅਵਰੁਨਾ
ਉਖਧੁਤੰਤਨਮੰਤਾ॥ਹਰਿਹਰਿਸਿਮਰਣੁਕਿਲਵਿਖਹੰਤਾ॥ਤੂੰਆਪਿਭੁਲਾਵਹਿਨਾਮੁਵਿ
ਸਾਰਿ॥ਤੂੰਆਪੇਰਾਖਹਿਕਿਰਪਾਧਾਰਿ॥੪॥ਰੋਗੁਭਰਮੁਭੇਦੁਮਨਿਦੂਜਾ॥ਗੁਰਬਿਨੁਭਰਮਿਜਪ

ਹਿਜਪੁਦੂਜਾ॥ਆਦਿਪੁਰਖਗੁਰਦਰਸਨਦੇਖਹਿ॥ਵਿਣੁਗੁਰਸਬਦੈਜਨਮੁਕਿਲੇਖਹਿ॥
੫॥ਦੇਖਿਅਚਰਜੁਰਹੇਬਿਸਮਾਦਿ॥ਘਟਿਘਟਿਸੁਰਨਰਸਹਜਸਮਾਧਿ॥ਭਰਿਪੁਰਿਧਾਰਿਰ
ਹੇਮਨਮਾਹੀ॥ਤੁਮਸਮਸਰਿਅਵਰੁਕੋਨਾਹੀ॥੬॥ਜਾਕੀਭਗਤਿਹੇਤੁਮੁਖਿਨਾਮੁ॥ਸੰਤਭਗ
ਤਕੀਸੰਗਤਿਰਾਮੁ॥ਬੰਧਨਤੋਰੇਸਹਜਿਧਿਆਨੁ॥ਛੂਟੈਗੁਰਮੁਖਿਹਰਿਗੁਰਗਿਆਨੁ॥੭॥
ਨਾਜਮਦੂਤਦੂਖੁਤਿਸੁਲਾਗੈ॥ਜੋਜਨੁਰਾਮਨਾਮਿਲਿਵਜਾਗੈ॥ਭਗਤਿਵਛਲੁਭਗਤਾ
ਹਰਿਸੰਗਿ॥ਨਾਨਕਮੁਕਤਿਭਏਹਰਿਰੰਗਿ॥੮॥੯॥ਆਸਾਮਹਲਾ੧ ਇਕਤੁਕੀ
॥ਗੁਰੁਸੇਵੇਸੋਠਾਕੁਰਜਾਨੈ॥ਦੂਖੁਮਿਟੈਸਚੁਸਬਦਿਪਛਾਨੈ॥੧॥ਰਾਮੁਜਪਹੁਮੇਰੀਸਖੀਸ
ਖੈਨੀ॥ਸਤਿਗੁਰੁਸੇਵਿਦੇਖਹੁਪ੍ਰਭੁਨੈਨੀ॥੧॥ਰਹਾਉ॥ਬੰਧਨਮਾਤਪਿਤਾਸੰਸਾਰਿ॥ਬੰਧਨ
ਸੁਤਕੰਨਿਆਅਰੁਨਾਰਿ॥੨॥ਬੰਧਨਕਰਮਧਰਮਹਉਕੀਆ॥ਬੰਧਨਪੁਤੁਕਲਤੁਮਨਿ
ਬੀਆ॥੩॥ਬੰਧਨਕਿਰਖੀਕਰਹਿਕਿਰਸਾਨ॥ਹਉਮੈਡੰਨੁਸਹੈਰਾਜਾਮੰਗੈਦਾਨ॥੪॥ਬੰ
ਧਨਸਉਦਾਅਣਵੀਚਾਰੀ॥ਤਿਪਤਿਨਾਹੀਮਾਇਆਮੋਹਪਸਾਰੀ॥੫॥ਬੰਧਨਸਾਹਸੰਚ
ਹਿਧਨੁਜਾਇ॥ਬਿਨੁਹਰਿਭਗਤਿਨਪਵਈਥਾਇ॥੬॥ਬੰਧਨਬੇਦੁਬਾਦੁਅਹੰਕਾਰ॥ਬੰ
ਧਨਿਬਿਨਸੈਮੋਹਵਿਕਾਰ॥੭॥ਨਾਨਕਰਾਮਨਾਮਸਰਣਾਈ॥ਸਤਿਗੁਰਿਰਾਖੇਬੰਧੁਨਪਾ
ਈ॥੮॥੧੦॥

ਰਾਗੁਆਸਾਮਹਲਾ੧ ਅਸਟਪਦੀਆ॥ ਘਰੁ੩ ੴਸਤਿਗੁਰਪ੍ਰਸਾਦਿ॥
ਜਿਨਸਿਰਿਸੋਹਨਿਪਟੀਆਮਾਂਗੀਪਾਇਸੰਧੂਰੁ॥ਸੇਸਿਰਕਾਤੀਮੁੰਨੀਅਨਿਗਲਵਿਚਿ
ਆਵੈਧੂੜਿ॥ਮਹਲਾਅੰਦਰਿਹੋਦੀਆਹੁਣਿਬਹਣਿਨਮਿਲਨਿਹਦੂਰਿ॥੧॥ਆਦੇਸੁਬ
ਬਾਆਦੇਸੁ॥ਆਦਿਪੁਰਖਤੇਰਾਅੰਤੁਨਪਾਇਆਕਰਿਕਰਿਦੇਖਹਿਵੇਸ॥੧॥ਰਹਾਉ॥ਜ
ਦਹੁਸੀਆਵੀਆਹੀਆਲਾੜੇਸੋਹਨਿਪਾਸਿ॥ਹੀਡੋਲੀਚੜਿਆਈਆਦੰਦਖੰਡਕੀ
ਤੇਰਾਸਿ॥ਉਪਰਹੁਪਾਣੀਵਾਰੀਐਝਲੇਝਿਮਕਨਿਪਾਸਿ॥੨॥ਇਕੁਲਖੁਲਹਨਿਬਹਿ
ਠੀਆਲਖੁਲਹਨਿਖੜੀਆ॥ਗਰੀਛੁਹਾਰੇਖਾਂਦੀਆਮਾਣਨਿਸੇਜੜੀਆ॥ਤਿਨਗਲ
ਸਿਲਕਾਪਾਈਆਤੁਟਨਿਮੋਤਸਰੀਆ॥੩॥ਧਨੁਜੋਬਨੁਦੁਇਵੈਰੀਹੋਏਜਿਨੀਰਖੇਰੰਗੁ
ਲਾਇ॥ਦੂਤਾਨੋਫੁਰਮਾਇਆਲੈਚਲੇਪਤਿਗਵਾਇ॥ਜੇਤਿਸੁਭਾਵੈਦੇਵਡਿਆਈਜੇ

ਭਾਵੈਦੇਇਸਜਾਇ॥੪॥ ਅਗੋਦੇਜੇਚੇਤੀਐਤਾਂਕਾਇਤੁਮਿਲੈਸਜਾਇ॥ ਸਾਹਾਂਸੁਰਤਿਗ
ਵਾਈਆਰੰਗਿਤਮਾਸੈਚਾਇ॥ ਬਾਬਰਵਾਣੀਫਿਰਿਗਈਕੁਇਰੁਨਰੋਟੀਖਾਇ॥੫॥ ਇਕਨਾ
ਵਖਤਖੁਆਈਅਹਿਇਕਨਾਪੂਜਾਜਾਇ॥ ਚਉਕੇਵਿਣੁਹਿੰਦਵਾਣੀਆਕਿਉਟਿਕੇਕਢਹਿ
ਨਾਇ॥ ਰਾਮੁਨਕਬਹੂਚੇਤਿਓਹੁਣਿਕਹਣਿਨਮਿਲੈਖੁਦਾਇ॥੬॥ ਇਕਿਘਰਿਆਵਹਿਆ
ਪਣੈਇਕਿਮਿਲਿਮਿਲਿਪੁਛਹਿਸੁਖ॥ ਇਕਨਾਏਹੋਲਿਖਿਆਬਹਿਬਹਿਰੋਵਹਿਦੁਖ॥ ਜੋ
ਤਿਸੁਭਾਵੈਸੋਥੀਐਨਾਨਕਕਿਆਮਾਨੁਖ॥੭॥੧੧॥ ਆਸਾਮਹਲਾ੧ ॥ ਕਹਾਸੁਖੇਲਤ
ਬੇਲਾਘੋੜੇਕਹਾਭੇਰੀਸਹਨਾਈ॥ ਕਹਾਸੁਤੇਗਬੰਦਗਾਡੇਰੜਿਕਹਾਸੁਲਾਲਕਵਾਈ॥ ਕਹਾ
ਸੁਆਰਸੀਆਮੁਹਬੰਕੇਐਥੈਦਿਸਹਿਨਾਹੀ॥੧॥ ਇਹੁਜਗੁਤੇਰਾਤੂਗੋਸਾਈ॥ ਏਕਘੜੀ
ਮਹਿਥਾਪਿਉਥਾਪੇਜਰੁਵੰਡਿਦੇਵੈਭਾਂਈ॥੧॥ ਰਹਾਉ॥ ਕਹਾਂਸੁਘਰਦਰਮੰਡਪਮਹਲਾਕਹਾ
ਸੁਬੰਕਸਰਾਈ॥ ਕਹਾਂਸੁਸੇਜਸੁਖਾਲੀਕਾਮਣਿਜਿਸੁਵੇਖਿਨੀਦਨਪਾਈ॥ ਕਹਾਸੁਪਾਨਤੰਬੋ
ਲੀਹਰਮਾਹੋਈਆਛਾਈਮਾਈ॥੨॥ ਇਸੁਜਰਕਾਰਣਿਘਣੀਵਿਗੁਤੀਇਨਿਜਰਘਣੀ
ਖੁਆਈ॥ ਪਾਪਾਬਾਝਹੁਹੋਵੈਨਾਹੀਮੁਇਆਸਾਥਿਨਜਾਈ॥ ਜਿਸਨੋਆਪਿਖੁਆਏਕਰਤਾਖੁ
ਸਿਲਏਚੰਗਿਆਈ॥੩॥ ਕੋਟੀਹੂਪੀਰਵਰਜਿਰਹਾਏਜਾਮੀਰੁਸੁਣਿਆਧਾਇਆ॥ ਥਾਨਮੁ
ਕਾਮਜਲੇਬਿਜਮੰਦਰਮੁਛਿਮੁਛਿਕੁਇਰਰੁਲਾਇਆ॥ ਕੋਈਮੁਗਲੁਨਹੋਆਅੰਧਾਕਿਨੈ
ਪਰਚਾਲਾਇਆ॥੪॥ ਮੁਗਲਪਠਾਣਾਭਈਲੜਾਈਰਣਮਹਿਤੇਗਵਗਾਈ॥ ਓਨੀਤੁਪ
ਕਤਾਣਿਚਲਾਈਓਨੀਹਸਤਿਚਿੜਾਈ॥ ਜਿਨਕੀਚੀਰੀਦਰਗਹਪਾਟੀਤਿਨਾਮਰਣਾ
ਭਾਈ॥੫॥ ਇਕਹਿੰਦਵਾਣੀਅਵਰਤੁਰਕਾਣੀਭਟਿਆਣੀਠਕੁਰਾਣੀ॥ ਇਕਨਾਪੇਰਣ
ਸਿਰਖੁਰਪਾਟੇਇਕਨਾਵਾਸੁਮਸਾਣੀ॥ ਜਿਨਕੇਬੰਕੇਘਰੀਨਆਇਆਤਿਨਕਿਉਰੈਣਿਵਿ
ਹਾਣੀ॥੬॥ ਆਪੇਕਰੇਕਰਾਏਕਰਤਾਕਿਸਨੋਆਖਿਸੁਣਾਈਐ॥ ਦੁਖੁਸੁਖੁਤੇਰੈਭਾਣੈਹੋ
ਵੈਕਿਸਥੈਜਾਇਰੂਆਈਐ॥ ਹੁਕਮੀਹੁਕਮਿਚਲਾਏਵਿਗਸੈਨਾਨਕਲਿਖਿਆਪਾਈਐ
॥੭॥੧੨॥

੧ੴਸਤਿਗੁਰਪ੍ਰਸਾਦਿ॥ ਆਸਾਮਹਲਾ੧ ਘਰੁ੮ ਕਾਫੀ॥ ਅਸਟਪਦੀਆ
ਜੈਸੇਗੋਇਲਿਗੋਇਲੀਤੈਸੇਸੰਸਾਰਾ॥ ਕੂੜੁਕਮਾਵਹਿਆਦਮੀਬਾਂਧਹਿਘਰਬਾਰਾ॥੧॥

ਜਾਗਹੁਜਾਗਹੁਸੂਤਿਹੋਚਲਿਆਵਣਜਾਰਾ॥੧॥ ਰਹਾਉ॥ ਨੀਤਨੀਤਘਰਬਾਂਧੀਅਹਿਜੇਰ
ਹਣਾਹੋਈ॥ ਪਿੰਡੁਪਵੈਜੀਉਚਲਸੀਜੇਜਾਣੈਕੋਈ॥੨॥ ਓਹੀਓਹੀਕਿਆਕਰਹੁਹੈਹੋਸੀਸੋਈ
॥ ਤੁਮਰੋਵਹੁਗੇਓਸਨੋਤੁਮ੍ਹਕਉਕਉਣੁਰੋਈ॥੩॥ ਧੰਧਾਪਿਟਿਹੁਭਾਈਹੋਤੁਮ੍ਹਕੂੜੁਕਮਾਵ
ਹੁ॥ ਓਹੁਨਸੁਣਈਕਤਹੀਤੁਮ੍ਹਲੋਕਸੁਣਾਵਹੁ॥੪॥ ਜਿਸਤੇਸੁਤਾਨਾਨਕਾਜਾਗਾਏਸੋਈ॥
ਜੇਘਰੁਬੂਝੈਆਪਣਾਤਾਂਨੀਦਨਹੋਈ॥੫॥ ਜੇਚਲਦਾਲੈਚਲਿਆਕਿਛੁਸੰਪੈਨਾਲੇ॥
ਤਾਧਨੁਸੰਚਹੁਦੇਖਿਕੈਬੂਝਹੁਬੀਚਾਰੇ॥੬॥ ਵਣਜੁਕਰਹੁਮਖਸੂਦੁਲੈਹੁਮਤਪਛੋਤਾਵ
ਹੁ॥ ਅਉਗਣਛੋਡਹੁਗੁਣਕਰਹੁਐਸੇਤਤੁਪਰਾਵਹੁ॥੭॥ ਧਰਮੁਭੂਮਿਸਤੁਬੀਜੁਕਰਿਐ
ਸੀਕਿਰਸਕਮਾਵਹੁ॥ ਤਾਂਵਾਪਾਰੀਜਾਣੀਅਹੁਲਾਹਾਲੈਜਾਵਹੁ॥੮॥ ਕਰਮੁਹੋਵੈਸਤਿਗੁਰੁ
ਮਿਲੈਬੂਝੈਬੀਚਾਰਾ॥ ਨਾਮੁਵਖਾਣੈਸੁਣੇਨਾਮੁਨਾਮੇਬਿਉਹਾਰਾ॥੯॥ ਜਿਉਲਾਹਾਤੋਟਾਤਿ
ਵੈਵਾਟਚਲਦੀਆਈ॥ ਜੋਤਿਸੁਭਾਵੈਨਾਨਕਾਸਾਈਵਡਿਆਈ॥੧੦॥੧੩॥ ਆਸਾਮਹ
ਲਾ੧ ॥ ਚਾਰੇਕੁੰਟਢੂਢੀਆਕੋਨੀਮੈਡਾ॥ ਜੇਤੁਧੁਭਾਵੈਸਾਹਿਬਾਤੂਮੈਹਉਤੈਡਾ॥
੧॥ ਦਰੁਬੀਭਾਮੈਨੀਮਿਕੋਕੈਕਰੀਸਲਾਮੁ॥ ਹਿਕੋਮੈਡਾਤੂਧਣੀਸਾਚਾਮੁਖਿਨਾਮੁ॥੧॥ ਰਹਾਉ
॥ ਸਿਧਾਸੇਵਨਿਸਿਧਪੀਰਮਾਗਹਿਰਿਧਿਸਿਧਿ॥ ਮੈਇਕੁਨਾਮੁਨਵੀਸਰੈਸਾਚੇਗੁਰਬੁਧਿ॥
੨॥ ਜੋਗੀਭੋਗੀਕਾਪੜੀਕਿਆਭਵਹਿਦਿਸੰਤਰ॥ ਗੁਰਕਾਸਬਦੁਨਚੀਨਹੀਤਤੁਸਾਰੁਨਿ
ਰੰਤਰ॥੩॥ ਪੰਡਿਤਪਾਧੇਜੋਇਸੀਨਿਤਪੜਹਿਪੁਰਾਣਾ॥ ਅੰਤਰਿਵਸਤੁਨਜਾਣਨੀਘ
ਟਿਬ੍ਰਹਮੁਲੁਕਾਣਾ॥੪॥ ਇਕਿਤਪਸੀਬਨਮਹਿਤਪੁਕਰਹਿਨਿਤਤੀਰਥਵਾਸਾ॥ ਆ
ਪੁਨਚੀਨਹਿਤਾਮਸੀਕਾਹੇਭਏਉਦਾਸਾ॥੫॥ ਇਕਿਬਿੰਦੁਜਤਨਕਰਿਰਾਖਦੇਸੇਜਤੀ
ਕਹਾਵਹਿ॥ ਬਿਨੁਗੁਰਸਬਦਿਨਛੂਟਹੀਭ੍ਰਮਿਆਵਹਿਜਾਵਹਿ॥੬॥ ਇਕਿਗਿਰਹੀ
ਸੇਵਕਸਾਧਿਕਾਗੁਰਮਤੀਲਾਗੇ॥ ਨਾਮੁਦਾਨੁਇਸਨਾਨੁਦ੍ਰਿੜੁਹਰਿਭਗਤਿਸੁਜਾਗੇ॥
੭॥ ਗੁਰਤੇਦਰੁਘਰੁਜਾਣੀਐਸੋਜਾਇਸਿਞਾਣੈ॥ ਨਾਨਕਨਾਮੁਨਵੀਸਰੈਸਾਚੇਮਨੁਮਾ
ਨੈ॥੮॥੧੪॥ ਆਸਾਮਹਲਾ੧ ॥ ਮਨਸਾਮਨਿਸਮਾਇਲੇਭਉਜ
ਲੁਸਚਿਤਰਣਾ॥ ਆਦਿਜੁਗਾਦਿਦਇਆਲੁਤੂਠਾਕੁਰਤੇਰੀਸਰਣਾ॥੧॥ ਤੂਦਾਤੌਹ
ਮਜਾਚਿਕਾਹਰਿਦਰਸਨੁਦੀਜੈ॥ ਗੁਰਮੁਖਿਨਾਮੁਧਿਆਈਐਮਨਮੰਦਰੁਭੀਜੈ॥੧॥ ਰਹਾ

ਉ॥ਕੂੜਾਲਾਲਚੁਛੋਡੀਐਤਉਸਾਚੁਪਛਾਣੈ॥ਗੁਰਕੈਸਬਦਿਸਮਾਈਐਪਰਮਾਰਥੁ
ਜਾਣੈ॥੨॥ਇਹੁਮਨੁਰਾਜਾਲੋਭੀਆਲੁਭਤਉਲੋਭਾਈ॥ਗੁਰਮੁਖਿਲੋਭੁਨਿਵਾਰੀਐ
ਹਰਿਸਿਉਬਣਿਆਈ॥੩॥ਕਲਰਿਖੇਤੀਬੀਜੀਐਕਿਉਲਾਹਾਪਾਵੈ॥ਮਨਮੁਖੁਸ
ਚਿਨਭੀਜਈਕੂੜੁਕੂੜਿਗਡਾਵੈ॥੪॥ਲਾਲਚੁਛੋਡਹੁਅੰਧਿਹੋਲਾਲਚਿਦੁਖੁਭਾ
ਰੀ॥ਸਾਚੌਸਾਹਿਬੁਮਨਿਵਸੈਹਉਮੈਬਿਖੁਮਾਰੀ॥੫॥ਦੁਬਿਧਾਛੋਡਿਕੁਵਾਟੜੀਮੂਸਹੁਗੇਭਾ
ਈ॥ਅਹਿਨਿਸਿਨਾਮੁਸਲਾਹੀਐਸਤਿਗੁਰਸਰਣਾਈ॥੬॥ਮਨਮੁਖਪਥਰੁਸੈਲੁਹੈਧ੍ਰਿ
ਗੁਜੀਵਣੁਫੀਕਾ॥ਜਲਮਹਿਕੇਤਾਰਾਖੀਐਅਭਅੰਤਰਿਸੂਕਾ॥੭॥ਹਰਿਕਾਨਾਮੁਨਿ
ਧਾਨੁਹੈਪੂਰੈਗੁਰਿਦੀਆ॥ਨਾਨਕਨਾਮੁਨਵੀਸਰੈਮਥਿਅੰਮ੍ਰਿਤੁਪੀਆ॥੮॥੩॥੧੫॥
ਆਸਾਮਹਲਾ੧ ॥ਚਲੇਚਲਣਹਾਰਵਾਟਵਟਾਇਆ॥ਧੰਧੁਪਿਟੇਸੰਸਾਰੁਸ
ਚੁਨਭਾਇਆ॥੧॥ਕਿਆਭਵੀਐਕਿਆਢੂਢੀਐਗੁਰਸਬਦਿਦਿਖਾਇਆ॥ਮਮਤਾ
ਮੋਹੁਵਿਸਰਜਿਆਅਪਨੈਘਰਿਆਇਆ॥੧॥ਰਹਾਉ॥ਸਚਿਮਿਲੈਸਚਿਆਰੁਕੂੜਿ
ਨਪਾਈਐ॥ਸਚੇਸਿਉਚਿਤੁਲਾਇਬਹੁੜਿਨਆਈਐ॥੨॥ਮੁਇਆਕਉਕਿਆਰੋ
ਵਹੁਰੋਇਨਜਾਣਹੂ॥ਰੋਵਹੁਸਚੁਸਲਾਹਿਹੁਕਮੁਪਛਾਣਹੂ॥੩॥ਹੁਕਮੀਵਜਹੁਲਿ
ਖਾਇਆਇਆਜਾਣੀਐ॥ਲਾਹਾਪਲੈਪਾਇਹੁਕਮੁਸਿਞਾਣੀਐ॥੪॥ਹੁਕਮੀਪੈਧਾਜਾ
ਇਦਰਗਹਭਾਣੀਐ॥ਹੁਕਮੇਹੀਸਿਰਿਮਾਰਿਬੰਦਿਰਬਾਣੀਐ॥੫॥ਲਾਹਾਸਚੁਨਿਆ
ਉਮਨਿਵਸਾਈਐ॥ਲਿਖਿਆਪਲੈਪਾਇਗਰਬੁਵਞਾਈਐ॥੬॥ਮਨਮੁਖੀਆਸਿਰਿ
ਮਾਰਵਾਦਿਖਪਾਈਐ॥ਠਗਿਮੁਠੀਕੂੜਿਆਰਬੰਨ੍ਹਿਚਲਾਈਐ॥੭॥ਸਾਹਿਬੁਰਿਦੈ
ਵਸਾਇਨਪਛੋਤਾਵਹੀ॥ਗੁਨਹਾਂਬਖਸਣਹਾਰੁਸਬਦੁਕਮਾਵਹੀ॥੮॥ਨਾਨਕੁਮੰਗੈਸ
ਚੁਗੁਰਮੁਖਿਘਾਲੀਐ॥ਮੈਤੁਝਬਿਨੁਅਵਰੁਨਕੋਇਨਦਰਿਨਿਹਾਲੀਐ॥੯॥੪॥੧੬॥
ਆਸਾਮਹਲਾ੧ ॥ਕਿਆਜੰਗਲੁਢੂਢੀਜਾਈਮੈਘਰਿਬਨੁਹਰੀਆਵਲਾ
॥ਸਚਿਟਿਕੈਘਰਿਆਇਸਬਦਿਉਤਾਵਲਾ॥੧॥ਜਹਦੇਖਾਤਹਸੋਇਅਵਰੁਨਜਾ
ਣੀਐ॥ਗੁਰਕੀਕਾਰਕਮਾਇਮਹਲੁਪਛਾਣੀਐ॥੧॥ਰਹਾਉ॥ਆਪਿਮਿਲਾਵੈਸਚੁ
ਤਾਮਨਿਭਾਵਈ॥ਚਲੈਸਦਾਰਜਾਇਅੰਕਿਸਮਾਵਈ॥੨॥ਸਚਾਸਾਹਿਬੁਮਨਿਵੈ

ਵਸਿਆਮਨਿਸੋਈ॥ਆਪੇਦੇਵਡਿਆਈਆਦੇਤੋਟਿਨਹੋਈ॥੩॥ਅਬੇਤਬੇਕੀਚਾਕ ੨੧੦
ਰੀਕਿਉਦਰਗਹਪਾਵੈ॥ਪਥਰਕੀਬੇੜੀਜੇਚੜੈਭਰਨਾਲਿਬੁਡਾਵੈ॥੪॥ਆਪਨੜਾਮ
ਨੁਵੇਚੀਐਸਿਰੁਦੀਜੈਨਾਲੇ॥ਗੁਰਮੁਖਿਵਸਤੁਪਛਾਣੀਐਅਪਨਾਘਰੁਭਾਲੇ॥੫॥ਜੰ
ਮਣਮਰਣਾਆਖੀਐਤਿਨਿਕਰਤੈਕੀਆ॥ਆਪੁਗਵਾਇਆਮਰਿਰਹੇਫਿਰਿਮਰਣੁਨ
ਥੀਆ॥੬॥ਸਾਈਕਾਰਕਮਾਵਣੀਧੁਰਕੀਫੁਰਮਾਈ॥ਜੇਮਨੁਸਤਿਗੁਰਦੇਮਿਲੈਕਿ
ਨਿਕੀਮਤਿਪਾਈ॥੭॥ਰਤਨਾਪਾਰਖੁਸੋਧਣੀਤਿਨਿਕੀਮਤਿਪਾਈ॥ਨਾਨਕਸਾਹਿਬੁ
ਮਨਿਵਸੈਸਚੀਵਡਿਆਈ॥੮॥੫॥੧੭॥ਆਸਾਮਹਲਾ੧ ॥ਜਿਨੀਨਾਮੁਵਿਸਾ
ਰਿਆਦੂਜੈਭਰਮਿਭੁਲਾਈ॥ਮੂਲੁਛੋਡਿਡਾਲੀਲਗੇਕਿਆਪਾਵਹਿਛਾਈ॥੧॥ਬਿ
ਨੁਨਾਵੈਕਿਉਛੂਟੀਐਜੇਜਾਣੈਕੋਈ॥ਗੁਰਮੁਖਿਹੋਇਤਛੂਟੀਐਮਨਮੁਖਿਪਤਿਖੋਈ
॥੧॥ਰਹਾਉ॥ਜਿਨੀਏਕੋਸੇਵਿਆਪੂਰੀਮਤਿਭਾਈ॥ਆਦਿਜੁਗਾਦਿਨਿਰੰਜਨਾਜਨ
ਹਰਿਸਰਣਾਈ॥੨॥ਸਾਹਿਬੁਮੇਰਾਏਕੁਹੈਅਵਰੁਨਹੀਭਾਈ॥ਕਿਰਪਾਤੇਸੁਖੁਪਾਇ
ਆਸਾਚੇਪਰਥਾਈ॥੩॥ਗੁਰਬਿਨੁਕਿਨੈਨਪਾਇਓਕੇਤੀਕਹੈਕਹਾਏ॥ਆਪਿਦਿਖਾ
ਵੈਵਾਟੜੀਸਚੀਭਗਤਿਦ੍ਰਿੜਾਏ॥੪॥ਮਨਮੁਖੁਜੇਸਮਝਾਈਐਭੀਉਝੜਿਜਾਏ॥
ਬਿਨੁਹਰਿਨਾਮਨਛੂਟਸੀਮਰਿਨਰਕਸਮਾਏ॥੫॥ਜਨਮਿਮਰੈਭਰਮਾਈਐਹਰਿਨਾਮੁ
ਨਲੇਵੈ॥ਤਾਕੀਕੀਮਤਿਨਾਪਵੈਬਿਨੁਗੁਰਕੀਸੇਵੈ॥੬॥ਜੇਹੀਸੇਵਕਰਾਈਐਕਰਣੀ
ਭੀਸਾਈ॥ਆਪਿਕਰੇਕਿਸੁਆਖੀਐਵੇਖੈਵਡਿਆਈ॥੭॥ਗੁਰਕੀਸੇਵਾਸੋਕਰੇਜਿ
ਸੁਆਪਿਕਰਾਏ॥ਨਾਨਕਸਿਰੁਦੇਛੂਟੀਐਦਰਗਹਪਤਿਪਾਏ॥੮॥੬॥੧੮॥
ਆਸਾਮਹਲਾ੧ ॥ਰੂੜੋਠਾਕੁਰਮਾਹਰੋਰੂੜੀਗੁਰਬਾਣੀ॥ਵਡੈਭਾਗਿਸਤਿ
ਗੁਰੁਮਿਲੈਪਾਈਐਪਦੁਨਿਰਬਾਣੀ॥੧॥ਮੈਓਲਗੀਆਓਲਗੀਹਮਛੋਰੂਥਾਰੇ॥
ਜਿਉਤੂੰਰਾਖਹਿਤਿਉਰਹਾਮੁਖਿਨਾਮੁਹਮਾਰੈ॥੧॥ਰਹਾਉ॥ਦਰਸਨਕੀਪਿਆਸਾ
ਘਣੀਭਾਣੈਮਨਿਭਾਈਐ॥ਮੇਰੇਠਾਕੁਰਹਾਥਿਵਡਿਆਈਆਭਾਣੈਪਤਿਪਾਈਐ
॥੨॥ਸਾਚਉਦੂਰਿਨਜਾਣੀਐਅੰਤਰਿਹੈਸੋਈ॥ਜਹਦੇਖਾਤਹਰਵਿਰਹੇਕਿਨਿਕੀਮ
ਤਿਹੋਈ॥੩॥ਆਪਿਕਰੇਆਪੇਹਰੇਵੇਖੈਵਡਿਆਈ॥ਗੁਰਮੁਖਿਹੋਇਨਿਹਾਲੀਐ

ਇਉਕੀਮਤਿਪਾਈ॥੪॥ਜੀਵਦਿਆਲਾਹਾਮਿਲੈਗੁਰਕਾਰਕਮਾਵੈ॥ਪੂਰਬਿਹੋਵੈਲਿਖਿਆ
ਤਾਸਤਿਗੁਰੁਪਾਵੈ॥੫॥ਮਨਮੁਖੁਖੋਟਾਨਿਤਹੈਭ੍ਰਮਹਿਭ੍ਰਮਾਏ॥ਮਨਮੁਖੁਅੰਧੁਨਚੇਤਈਕਿਉ
ਰਸੁਨਪਾਏ॥੬॥ਤਾਜਗਿਆਇਆਜਾਣੀਐਸਾਚੈਲਿਵਲਾਏ॥ਗੁਰਭੇਟੇਪਾਰਸੁਭਏਜੋਤੀ
ਜੋਤਿਮਿਲਾਏ॥੭॥ਅਹਿਨਿਸਿਰਹੈਨਿਰਾਲਮੋਕਾਰਧੁਰਕੀਕਰਣੀ॥ਨਾਨਕਨਾਮਿਸੰਤੋਖੀਆ
ਰਾਤੇਹਰਿਚਰਣੀ॥੮॥੧॥੧੯॥ਆਸਾਮਹਲਾ ੧ ॥ਕੇਤਾਆਖਣੁਆਖੀਐਤਾ
ਕੇਅੰਤਨਜਾਣਾ॥ਮੈਨਿਧਰਿਆਧਰਏਕਤੂੰਮੈਤਾਣੁਸਤਾਣਾ॥੧॥ਨਾਨਕਕੀਅਰਦਾਸਿਹੈ
ਸਚਿਨਾਮਿਸੁਹੇਲਾ॥ਆਪੁਗਇਆਸੋਝੀਪਈਗੁਰਸਬਦੀਮੇਲਾ॥੧॥ਰਹਾਉ॥ਹਉਮੈਗਰ
ਬੁਗਵਾਈਐਪਾਈਐਵੀਚਾਰੁ॥ਸਾਹਿਬਸਿਉਮਨੁਮਾਨਿਆਦੇਸਾਚੁਅਧਾਰੁ॥੨॥ਅਹਿ
ਨਿਸਿਨਾਮਿਸੰਤੋਖੀਆਸੇਵਾਸਚੁਸਾਈ॥ਤਾਕਉਬਿਘਨੁਨਲਾਗਈਚਾਲੈਹੁਕਮਿਰਜਾਈ
॥੩॥ਹੁਕਮਿਰਜਾਈਜੋਚਲੈਸੋਪਵੈਖਜਾਨੈ॥ਖੋਟੇਠਵਰਨਪਾਇਨੀਰਲੇਜੂਠਾਨੈ॥੪॥ਨਿ
ਤਨਿਤਖਰਾਸਮਾਲੀਐਸਚੁਸਉਦਾਪਾਈਐ॥ਖੋਟੇਨਦਰਿਨਆਵਨੀਲੇਅਗਨਿਜਲਾ
ਈਐ॥੫॥ਜਿਨੀਆਤਮੁਚੀਨਿਆਪਰਮਾਤਮੁਸੋਈ॥ਏਕੋਅੰਮ੍ਰਿਤਬਿਰਖੁਹੈਫਲੁਅੰਮ੍ਰਿਤੁ
ਹੋਈ॥੬॥ਅੰਮ੍ਰਿਤਫਲੁਜਿਨੀਚਾਖਿਆਸਚਿਰਹੇਅਘਾਈ॥ਤਿੰਨਾਭਰਮੁਨਭੇਦੁਹੈਹਰਿ
ਰਸਨਰਸਾਈ॥੭॥ਹੁਕਮਿਸੰਜੋਗੀਆਇਆਚਲੁਸਦਾਰਜਾਈ॥ਅਉਗਣਿਆਰੇਗੁ
ਣੁਨਾਨਕੈਸਚੁਮਿਲੈਵਡਾਈ॥੮॥੨॥੨੦॥ਆਸਾਮਹਲਾ ੧ ॥ਮਨੁਰਾਤਉਹਰਿਨਾ
ਇਸਚੁਵਖਾਣਿਆ॥ਲੋਕਾਦਾਕਿਆਜਾਈਐਜਾਤੁਧੁਭਾਣਿਆ॥੧॥ਜਉਲਗੁਜੀਉਪਰਾ
ਣਸਚੁਧਿਆਈਐ॥ਲਾਹਾਹਰਿਗੁਣਗਾਇਮਿਲੈਸੁਖੁਪਾਈਐ॥੧॥ਰਹਾਉ॥ਸਚੀਤੇਰੀਕਾ
ਰਦੇਹਿਦਇਆਲਤੂੰ॥ਹਉਜੀਵਾਤੁਧੁਸਾਲਾਹਿਮੈਟੇਕਅਧਾਰੁਤੂੰ॥੨॥ਦਰਿਸੇਵਕੁਦਰਵਾ
ਨੁਦਰਦੁਤੂੰਜਾਣਹੀ॥ਭਗਤਿਤੇਰੀਹੈਰਾਨੁਦਰਦੁਗਵਾਵਹੀ॥੩॥ਦਰਗਹਨਾਮੁਹਦੂਰਿਗੁਰਮੁ
ਖਿਜਾਣਸੀ॥ਵੇਲਾਸਚੁਪਰਵਾਣੁਸਬਦੁਪਛਾਣਸੀ॥੪॥ਸਤੁਸੰਤੋਖੁਕਰਿਭਾਉਤੋਸਾ
ਨਾਮੁਸੇਇ॥ਮਨਹੁਛੋਡਿਵਿਕਾਰਸਚਾਸਚੁਦੇਇ॥੫॥ਸਚੇਸਚਾਨੇਹੁਸਚੈਲਾਇਆ॥ਆਪੇ
ਕਰੇਨਿਆਉਜੋਤਿਸੁਭਾਇਆ॥੬॥ਸਚੇਸਚੀਦਾਤਿਦੇਹਿਦਇਆਲੁਹੈ॥ਤਿਸੁਸੇਵੀਦਿਨੁ
ਤਿਨਾਮੁਅਮੋਲੁਹੈ॥੭॥ਤੂੰਉਤਮੁਹਉਨੀਚੁਸੇਵਕੁਕਾਂਢੀਆ॥ਨਾਨਕਨਦਰਿਕਰੇਹੁਮਿਲੈਸ

ਚੁਵਿਛੁੜੀਆ॥੮॥੧॥੨੧॥ਆਸਾਮਹਲਾ ੧ ॥ਆਵਣਜਾਣਾਕਿਉਰਹੈਕਿਉਮੇਲਾਹੋ
ਈ॥ਜਨਮਮਰਣਕਾਦੁਖੁਘਣੋਨਿਤਸਹਸਾਦੋਈ॥੧॥ਬਿਨੁਨਾਵੈਕਿਆਜੀਵਨਾਫਿਟੁਧ੍ਰਿ
ਗੁਚਤੁਰਾਈ॥ਸਤਿਗੁਰਸਾਧੁਨਸੇਵਿਆਹਰਿਭਗਤਿਨਭਾਈ॥੧॥ਰਹਾਉ॥ਆਵਣੁਜਾ
ਵਣੁਤਉਰਹੈਪਾਈਐਗੁਰੁਪੂਰਾ॥ਰਾਮਨਾਮੁਧਨੁਰਾਸਿਦੇਇਬਿਨਸੈਭ੍ਰਮੁਕੂਰਾ॥੨॥ਸੰਤਜ
ਨਾਕਉਮਿਲਿਰਹੈਧਨੁਧਨੁਜਸੁਗਾਏ॥ਆਦਿਪੁਰਖੁਅਪਰੰਪਰਾਗੁਰਮੁਖਿਹਰਿਪਾਏ॥੩॥
ਨਟੂਐਸਾਂਗੁਬਣਾਇਆਬਾਜੀਸੰਸਾਰਾ॥ਖਿਨੁਪਲੁਬਾਜੀਦੇਖੀਐਉਝਰਤਨਹੀਬਾਰਾ॥੪
॥ਹਉਮੈਚਉਪੜਿਖੇਲਣਾਝੂਠੇਅਹੰਕਾਰਾ॥ਸਭੁਜਗੁਹਾਰੈਸੋਜਿਣੈਗੁਰਸਬਦੁਵੀਚਾਰਾ॥੫
॥ਜਿਉਅੰਧੁਲੈਹਥਿਟੋਹਣੀਹਰਿਨਾਮੁਹਮਾਰੈ॥ਰਾਮਨਾਮੁਹਰਿਟੇਕਹੈਨਿਸਿਦਉਤਸਵਾਰੈ
॥੬॥ਜਿਉਤੂੰਰਾਖਹਿਤਿਉਰਹਾਹਰਿਨਾਮਅਧਾਰਾ॥ਅੰਤਿਸਖਾਈਪਾਇਆਜਨਮੁਕਤਿ
ਦੁਆਰਾ॥੭॥ਜਨਮਮਰਣਦੁਖਮੇਟਿਆਜਪਿਨਾਮੁਮੁਰਾਰੇ॥ਨਾਨਕਨਾਮੁਨਵੀਸਰੈਪੂਰਾਗੁ
ਰੁਤਾਰੇ॥੮॥੧੦॥੨੨॥

ਆਸਾਮਹਲਾ ੩ ਅਸਟਪਦੀਆ॥ ਘਰੁ ੨ ੴਸਤਿਗੁਰਪ੍ਰਸਾਦਿ॥

ਸਾਸਤ੍ਰੁਬੇਦੁਸਿੰਮ੍ਰਿਤਿਸਰੁਤੇਰਾਸੁਰਸਰੀਚਰਣਸਮਾਣੀ॥ਸਾਖਾਤੀਨਿਮੂਲੁਮਤਿਰਾਵੈਤੂੰ
ਤਾਂਸਰਬਵਿਡਾਣੀ॥੧॥ਤਾਕੇਚਰਣਜਪੈਜਨੁਨਾਨਕੁਬੋਲੇਅੰਮ੍ਰਿਤਬਾਣੀ॥੧॥ਰਹਾਉ
॥ਤੇਤੀਸਕਰੋੜੀਦਾਸਤੁਮ੍ਹਾਰੇਰਿਧਿਸਿਧਿਪ੍ਰਾਣਅਧਾਰੀ॥ਤਾਕੇਰੂਪਨਜਾਹੀਲਖਣੇਕਿਆ
ਕਰਿਆਖਿਵੀਚਾਰੀ॥੨॥ਤੀਨਿਗੁਣਾਤੇਰੇਜੁਗਹੀਅੰਤਰਿਚਾਰੇਤੇਰੀਆਖਾਣੀ॥ਕਰਮੁਹੋ
ਵੈਤਾਪਰਮਪਦੁਪਾਈਐਕਥੇਅਕਥਕਹਾਣੀ॥੩॥ਤੂੰਕਰਤਾਕੀਆਸਭੁਤੇਰਾਕਿਆਕੋਕ
ਰੇਪਰਾਣੀ॥ਜਾਕਉਨਦਰਿਕਰਹਿਤੂੰਅਪਣੀਸਾਈਸਚਿਸਮਾਣੀ॥੪॥ਨਾਮੁਤੇਰਾਸਭੁ
ਕੋਈਲੇਤੁਹੈਜੇਤੀਆਵਣਜਾਣੀ॥ਜਾਤੁਧੁਭਾਵੈਤਾਗੁਰਮੁਖਿਬੂਝੈਹੋਰਮਨਮੁਖਿਫਿਰੈਇ
ਆਣੀ॥੫॥ਚਾਰੇਵੇਦਬ੍ਰਹਮੇਕਉਦੀਏਪੜਿਪੜਿਕਰੇਵੀਚਾਰੀ॥ਤਾਕਾਹੁਕਮੁਨਬੂਝੈ
ਬਪੁੜਾਨਰਕਿਸੁਰਗਿਅਵਤਾਰੀ॥੬॥ਜੁਗਹਜੁਗਹਕੇਰਾਜੇਕੀਏਗਾਵਹਿਕਰਿਅਵਤਾ
ਰੀ॥ਤਿਨਭੀਅੰਤੁਨਪਾਇਆਤਾਕਾਕਿਆਕਰਿਆਖਿਵੀਚਾਰੀ॥੭॥ਤੂੰਸਚਾਤੇਰਾਕੀ
ਆਸਭੁਸਾਚਾਦੇਹਿਤਸਾਚੁਵਖਾਣੀ॥ਜਾਕਉਸਚੁਬੁਝਾਵਹਿਅਪਣਾਸਹਜੇਨਾਮਿਸ

ਮਣੀ॥੮॥੧॥ਆਸਾਮਹਲਾ੩ ॥ਸਤਿਗੁਰਹਮਰਾਭਰਮੁਗਵਾਇਆ॥ਹਰਿਨਾਮੁਨਿ
ਰੰਜਨੁਮੰਨਿਵਸਾਇਆ॥ਸਬਦੁਚੀਨਿਸਦਾਸੁਖੁਪਾਇਆ॥੧॥ਸੁਣਿਮਨਮੇਰੇਤਤੁਗਿ
ਆਨੁ॥ਦੇਵਣਵਾਲਾਸਭਬਿਧਿਜਾਣੈਗੁਰਮੁਖਿਪਾਈਐਨਾਮੁਨਿਧਾਨੁ॥੧॥ਰਹਾਉ॥ਸ
ਤਿਗੁਰਭੇਟੇਕੀਵਡਿਆਈ॥ਜਿਨਿਮਮਤਾਅਗਨਿਤ੍ਰਿਸਨਾਬੁਝਾਈ॥ਸਹਜੇਮਾਤਾਹਰਿ
ਗੁਣਗਾਈ॥੨॥ਵਿਣੁਗੁਰਪੂਰੇਕੋਇਨਜਾਣੀ॥ਮਾਇਆਮੋਹਿਦੂਜੈਲੋਭਾਣੀ॥ਗੁਰ
ਮੁਖਿਨਾਮੁਮਿਲੈਹਰਿਬਾਣੀ॥੩॥ਗੁਰਸੇਵਾਤਪਾਂਸਿਰਿਤਪੁਸਾਰੁ॥ਹਰਿਜੀਉਮਨਿਵਸੈ
ਸਭਦੂਖਵਿਸਾਰਣਹਾਰੁ॥ਦਰਿਸਾਚੈਦੀਸੈਸਚਿਆਰੁ॥੪॥ਗੁਰਸੇਵਾਤੇਤ੍ਰਿਭਵਣ
ਸੋਝੀਹੋਇ॥ਆਪੁਪਛਾਣਿਹਰਿਪਾਵੈਸੋਇ॥ਸਾਚੀਬਾਣੀਮਹਲੁਪਰਾਪਤਿਹੋਇ॥
॥ਗੁਰਸੇਵਾਤੇਸਭਕੁਲਉਧਾਰੇ॥ਨਿਰਮਲਨਾਮੁਰਖੈਉਰਿਧਾਰੇ॥ਸਾਚੀਸੋਭਾਸਾਚਿਦੁਆ
ਰੇ॥੬॥ਸੇਵਡਭਾਗੀਜਿਗੁਰਸੇਵਾਲਾਏ॥ਅਨਦਿਨੁਭਗਤਿਸਚੁਨਾਮੁਦ੍ਰਿੜਾਏ॥ਨਾਮੇ
ਉਧਰੇਕੁਲਸਬਾਏ॥੭॥ਨਾਨਕੁਸਾਚੁਕਹੈਵੀਚਾਰੁ॥ਹਰਿਕਾਨਾਮੁਰਖਹੁਉਰਿਧਾਰਿ॥ਹਰਿ
ਭਗਤੀਰਾਤੇਮੋਖਦੁਆਰੁ॥੮॥੨॥ਆਸਾਮਹਲਾ੩ ॥ਆਸਾਆਸਕਰੇਸਭੁਕੋ
ਈ॥ਹੁਕਮੈਬੂਝੈਨਿਰਾਸਾਹੋਈ॥ਆਸਾਵਿਚਿਸੁਤੇਕਈਲੋਈ॥ਸੋਜਾਗੈਜਾਗਾਵੈਸੋ
ਈ॥੧॥ਸਤਿਗੁਰਿਨਾਮੁਬੁਝਾਇਆਵਿਣੁਨਾਵੈਭੁਖਨਜਾਈ॥ਨਾਮੇਤ੍ਰਿਸਨਾਅਗਨਿ
ਬੁਝੈਨਾਮੁਮਿਲੈਤਿਸੈਰਜਾਈ॥੧॥ਰਹਾਉ॥ਕਲਿਕੀਰਤਿਸਬਦੁਪਛਾਨੁ॥ਏਹਾਭਗਤਿ
ਚੂਕੈਅਭਿਮਾਨੁ॥ਸਤਿਗੁਰੁਸੇਵਿਐਹੋਵੈਪਰਵਾਨੁ॥ਜਿਨਿਆਸਾਕੀਤੀਤਿਸਨੋਜਾਨੁ॥
੨॥ਤਿਸੁਕਿਆਦੀਜੈਜਿਸਬਦੁਸੁਣਾਏ॥ਕਰਿਕਿਰਪਾਨਾਮੁਮੰਨਿਵਸਾਏ॥ਇਹੁਸਿਰੁਦੀਜੈ
ਆਪੁਗਵਾਏ॥ਹੁਕਮੈਬੂਝੇਸਦਾਸੁਖੁਪਾਏ॥੩॥ਆਪਿਕਰੇਤੈਆਪਿਕਰਾਏ॥ਆਪੇਗੁ
ਰਮੁਖਿਨਾਮੁਵਸਾਏ॥ਆਪਿਭੁਲਾਵੈਆਪਿਮਾਰਗਿਪਾਏ॥ਸਚੈਸਬਦਿਸਚਿਸਮਾਏ
॥੪॥ਸਚਾਸਬਦੁਸਚੀਹੈਬਾਣੀ॥ਗੁਰਮੁਖਿਜੁਗਿਜੁਗਿਆਖਿਵਖਾਣੀ॥ਮਨਮੁਖਿਮੋ
ਹਿਭਰਮਿਭੋਲਾਣੀ॥ਬਿਨੁਨਾਵੈਸਭਫਿਰੈਬਉਰਾਣੀ॥੫॥ਤੀਨਿਭਵਨਮਹਿਏਕਾਮਾ
ਇਆ॥ਮੂਰਖਿਪੜਿਪੜਿਦੂਜਾਭਾਉਦ੍ਰਿੜਾਇਆ॥ਬਹੁਕਰਮਕਮਾਵੈਦੁਖੁਸਬਾਇ
ਆ॥ਸਤਿਗੁਰੁਸੇਵਿਸਦਾਸੁਖੁਪਾਇਆ॥੬॥ਅੰਮ੍ਰਿਤੁਮੀਠਾਸਬਦੁਵੀਚਾਰਿ॥ਅਨ

ਦਿਨੁਭੋਗੇਹਉਮੈਮਾਰਿ॥ਸਹਜਿਅਨੰਦਿਕਿਰਪਾਧਾਰਿ॥ਨਾਮਿਰਤੇਸਦਾਸਚਿਪਿਆਰਿ॥
॥ਹਰਿਜਪਿਪੜੀਐਗੁਰਸਬਦੁਵੀਚਾਰਿ॥ਹਰਿਜਪਿਪੜੀਐਹਉਮੈਮਾਰਿ॥ਹਰਿਜਪੀਐ
ਭਾਇਸਚਿਪਿਆਰਿ॥ਨਾਨਕਨਾਮੁਗੁਰਮਤਿਉਰਧਾਰਿ॥੮॥੩॥

ੴਸਤਿਗੁਰਪ੍ਰਸਾਦਿ॥

ਰਾਗੁਆਸਾਮਹਲਾ੩ ਅਸਟਪਦੀਆ॥ ਘਰੁ੮ ਕਾਫੀ॥ ॥ਗੁਰਤੇਸਾਂਤਿਊਪ
ਜੈਜਿਨਿਤ੍ਰਿਸਨਾਅਗਨਿਬੁਝਾਈ॥ਗੁਰਤੇਨਾਮੁਪਾਈਐਵਡੀਵਡਿਆਈ॥੧॥ਏਕੋਨਾਮੁ
ਚੇਤਿਮੇਰੇਭਾਈ॥ਜਗਤੁਜਲੰਦਾਦੇਖਿਕੈਭਜਿਪਏਸਰਣਾਈ॥੧॥ਰਹਾਉ॥ਗੁਰਤੇਗਿ
ਆਨੁਊਪਜੈਮਹਾਤਤੁਬੀਚਾਰਾ॥ਗੁਰਤੇਘਰੁਦਰੁਪਾਇਆਭਗਤੀਭਰੇਭੰਡਾਰਾ॥੨॥ਗੁਰ
ਮੁਖਿਨਾਮੁਧਿਆਈਐਬੂਝੈਵੀਚਾਰਾ॥ਗੁਰਮੁਖਿਭਗਤਿਸਲਾਹਹੈਅੰਤਰਿਸਬਦੁਅਪਾ
ਰਾ॥੩॥ਗੁਰਮੁਖਿਸੂਖੁਊਪਜੈਦੁਖੁਕਦੇਨਹੋਈ॥ਗੁਰਮੁਖਿਹਉਮੈਮਾਰੀਐਮਨੁਨਿਰਮਲੁਹੋਈ
॥੪॥ਸਤਿਗੁਰਿਮਿਲਿਐਆਪੁਗਇਆਤ੍ਰਿਭਵਣਸੋਝੀਪਾਈ॥ਨਿਰਮਲਜੋਤਿਪਸਰਿ
ਰਹੀਜੋਤੀਜੋਤਿਮਿਲਾਈ॥੫॥ਪੂਰੈਗੁਰਿਸਮਝਾਇਆਮਤਿਊਤਮਹੋਈ॥ਅੰਤਰੁਸੀਤ
ਲੁਸਾਂਤਿਹੋਇਨਾਮੇਸੁਖੁਹੋਈ॥੬॥ਪੂਰਾਸਤਿਗੁਰੁਤਾਂਮਿਲੈਜਾਂਨਦਰਿਕਰੇਈ॥ਕਿਲ
ਵਿਖਪਾਪਸਭਕਟੀਅਹਿਫਿਰਿਦੁਖੁਬਿਘਨੁਨਹੋਈ॥੭॥ਆਪਣੈਹਥਿਵਡਿਆਈ
ਆਦੇਨਾਮੇਲਾਏ॥ਨਾਨਕਨਾਮੁਨਿਧਾਨੁਮਨਿਵਸਿਆਵਡਿਆਈਪਾਏ॥੮॥੪॥ਆ
ਸਾਮਹਲਾ੩ ॥ਸੁਣਿਮਨਮੰਨਿਵਸਾਇਤੂੰਆਪੇਆਇਮਿਲੈਮੇਰੇਭਾਈ॥ਅਨਦਿ
ਨੁਸਚੀਭਗਤਿਕਰਿਸਚੈਚਿਤੁਲਾਈ॥੧॥ਏਕੋਨਾਮੁਧਿਆਇਤੂੰਸੁਖੁਪਾਵਹਿਮੇਰੇਭਾਈ॥
ਹਉਮੈਦੂਜਾਦੂਰਿਕਰਿਵਡੀਵਡਿਆਈ॥੧॥ਰਹਾਉ॥ਇਸੁਭਗਤੀਨੋਸੁਰਿਨਰਮੁਨਿਜਨ
ਲੋਚਦੇਵਿਣੁਸਤਿਗੁਰਪਾਈਨਜਾਇ॥ਪੰਡਿਤਪੜਦੇਜੋਤਿਕੀਤਿਨਬੂਝਨਪਾਇ॥੨॥
ਆਪੈਥੈਸਭੁਰਖਿਓਨੁਕਿਛੁਕਹਣੁਨਜਾਈ॥ਆਪੇਦੇਇਸੁਪਾਈਐਗੁਰਿਬੂਝਬੁਝਾ
ਈ॥੩॥ਜੀਅਜੰਤਸਭਿਤਿਸਦੇਸਭਨਾਕਾਸੋਈ॥ਮੰਦਾਕਿਸਨੋਆਖੀਐਜੇਦੂਜਾਹੋਈ
॥੪॥ਇਕੋਹੁਕਮੁਵਰਤਦਾਏਕਾਸਿਰਿਕਾਰਾ॥ਆਪਿਭਵਾਲੀਦਿਤੀਅਨੁਅੰਤਰਿਲੋਭੁ
ਵਿਕਾਰਾ॥੫॥ਇਕਿਆਪੇਗੁਰਮੁਖਿਕੀਤਿਅਨੁਬੂਝਨਿਵੀਚਾਰਾ॥ਭਗਤਿਭੀਓਨਾਨੋਬ

ਬਸੀਅਨੁ ਅੰਤਰਿ ਭੰਡਾਰਾ ॥੬॥ ਗਿਆਨੀਆ ਨੋ ਸਭੁ ਸਚੁ ਹੈ ਸਚੁ ਸੋਝੀ ਹੋਈ ॥ ਓਇ ਭੁਲਾ
ਏ ਕਿਸੈ ਦੇ ਨ ਭੁਲਨੀ ਸਚੁ ਜਾਣਨਿ ਸੋਈ ॥੭॥ ਘਰ ਮਹਿ ਪੰਚ ਵਰਤਦੇ ਪੰਚੇ ਵੀਚਾਰੀ ॥ ਨਾ
ਨਕ ਬਿਨੁ ਸਤਿਗੁਰ ਵਸਿ ਨ ਆਵਨੀ ਨਾਮਿ ਹਉਮੈ ਮਾਰੀ ॥੮॥੨॥੫॥ ਆਸਾ ਮਹਲਾ ੩
॥ ਘਰੈ ਅੰਦਰਿ ਸਭੁ ਵਥੁ ਹੈ ਬਾਹਰਿ ਕਿਛੁ ਨਾਹੀ ॥ ਗੁਰ ਪਰਸਾਦੀ ਪਾਈਐ ਅੰਤਰਿ
ਕਪਟ ਖੁਲਾਹੀ ॥੧॥ ਸਤਿਗੁਰ ਤੇ ਹਰਿ ਪਾਈਐ ਭਾਈ ॥ ਅੰਤਰਿ ਨਾਮੁ ਨਿਧਾਨੁ ਹੈ ਪੂਰੈ ਸਤਿ
ਗੁਰਿ ਦੀਆ ਦਿਖਾਈ ॥੧॥ ਰਹਾਉ ॥ ਹਰਿ ਕਾ ਗਾਹਕੁ ਹੋਵੈ ਸੋ ਲਏ ਪਾਏ ਰਤਨੁ ਵੀਚਾ
ਰਾ ॥ ਅੰਦਰੁ ਖੋਲੈ ਦਿਬ ਦਿਸਟਿ ਦੇਖੈ ਮੁਕਤਿ ਭੰਡਾਰਾ ॥੨॥ ਅੰਦਰਿ ਮਹਲ ਅਨੇਕ
ਹਹਿ ਜੀਉ ਕਰੇ ਵਸੇਰਾ ॥ ਮਨ ਚਿੰਦਿਆ ਫਲੁ ਪਾਇਸੀ ਫਿਰਿ ਹੋਇ ਨ ਫੇਰਾ ॥੩॥ ਪਾਰਖੀ
ਆ ਵਥੁ ਸਮਾਲਿ ਲਈ ਗੁਰ ਸੋਝੀ ਹੋਈ ॥ ਨਾਮੁ ਪਦਾਰਥੁ ਅਮੁਲੁ ਸਾ ਗੁਰਮੁਖਿ ਪਾਵੈ ਕੋ
ਈ ॥੪॥ ਬਾਹਰੁ ਭਾਲੇ ਸੁ ਕਿਆ ਲਹੈ ਵਥੁ ਘਰੈ ਅੰਦਰਿ ਭਾਈ ॥ ਭਰਮੇ ਭੂਲਾ ਸਭੁ ਜਗੁ
ਫਿਰੈ ਮਨਮੁਖਿ ਪਤਿ ਗਵਾਈ ॥੫॥ ਘਰੁ ਦਰੁ ਛੋਡੇ ਆਪਣਾ ਪਰ ਘਰਿ ਝੂਠਾ ਜਾਈ ॥ ਚੋ
ਰੈ ਵਾਂਗੂ ਪਕੜੀਐ ਬਿਨੁ ਨਾਵੈ ਚੋਟਾ ਖਾਈ ॥੬॥ ਜਿਨੀ ਘਰੁ ਜਾਤਾ ਆਪਣਾ ਸੇ ਸੁਖੀਏ
ਭਾਈ ॥ ਅੰਤਰਿ ਬ੍ਰਹਮੁ ਪਛਾਣਿਆ ਗੁਰ ਕੀ ਵਡਿਆਈ ॥੭॥ ਆਪੇ ਦਾਨੁ ਕਰੇ ਕਿਸੁ
ਆਖੀਐ ਆਪੇ ਦੇਇ ਬੁਝਾਈ ॥ ਨਾਨਕ ਨਾਮੁ ਧਿਆਇ ਤੂੰ ਦਰਿ ਸਚੈ ਸੋਭਾ ਪਾਈ ॥੮॥੩
॥੬॥ ਆਸਾ ਮਹਲਾ ੩ ॥ ਆਪੈ ਆਪੁ ਪਛਾਣਿਆ ਸਾਦੁ ਮੀਠਾ ਭਾਈ ॥ ਹਰਿ
ਰਸਿ ਚਾਖਿਐ ਮੁਕਤੁ ਭਏ ਜਿਨਾ ਸਾਚੋ ਭਾਈ ॥੧॥ ਹਰਿ ਜੀਉ ਨਿਰਮਲ ਨਿਰਮਲਾ ਨਿ
ਰਮਲ ਮਨਿ ਵਾਸਾ ॥ ਗੁਰਮਤੀ ਸਾਲਾਹੀਐ ਬਿਖਿਆ ਮਾਹਿ ਉਦਾਸਾ ॥੧॥ ਰਹਾਉ ॥
ਬਿਨੁ ਸਬਦੈ ਆਪੁ ਨ ਜਾਪਈ ਸਭ ਅੰਧੀ ਭਾਈ ॥ ਗੁਰਮਤੀ ਘਟਿ ਚਾਨਣਾ ਨਾਮੁ ਅੰਤਿ
ਸਖਾਈ ॥੨॥ ਨਾਮੇ ਹੀ ਨਾਮਿ ਵਰਤਦੇ ਨਾਮੇ ਵਰਤਾਰਾ ॥ ਅੰਤਰਿ ਨਾਮੁ ਮੁਖਿ ਨਾਮੁ ਹੈ ਨਾਮੇ
ਸਬਦਿ ਵੀਚਾਰਾ ॥੩॥ ਨਾਮੁ ਸੁਣੀਐ ਨਾਮੁ ਮੰਨੀਐ ਨਾਮੇ ਵਡਿਆਈ ॥ ਨਾਮੁ ਸਲਾਹੇ
ਸਦਾ ਸਦਾ ਨਾਮੇ ਮਹਲੁ ਪਾਈ ॥੪॥ ਨਾਮੇ ਹੀ ਘਟਿ ਚਾਨਣਾ ਨਾਮੇ ਸੋਭਾ ਪਾਈ ॥ ਨਾਮੇ
ਹੀ ਸੁਖੁ ਊਪਜੈ ਨਾਮੇ ਸਰਣਾਈ ॥੫॥ ਬਿਨੁ ਨਾਵੈ ਕੋਇ ਨ ਮੰਨੀਐ ਮਨਮੁਖਿ ਪਤਿ
ਗਵਾਈ ॥ ਜਮ ਪੁਰਿ ਬਾਧੇ ਮਾਰੀਅਹਿ ਬਿਰਥਾ ਜਨਮੁ ਗਵਾਈ ॥੬॥ ਨਾਮੈ ਕੀ ਸ

ਭ ਸੇਵਾ ਕਰੇ ਗੁਰਮੁਖਿ ਨਾਮੁ ਬੁਝਾਈ ॥ ਨਾਮਹੁ ਹੀ ਨਾਮੁ ਮੰਨੀਐ ਨਾਮੇ ਵਡਿਆਈ ॥੭॥ ਜਿਸ ਨੋ ਦੇ
ਵੈ ਤਿਸੁ ਮਿਲੈ ਗੁਰਮਤੀ ਨਾਮੁ ਬੁਝਾਈ ॥ ਨਾਨਕ ਸਭ ਕਿਛੁ ਨਾਵੈ ਕੈ ਵਸਿ ਹੈ ਪੂਰੈ ਭਾਗਿ ਕੋ ਪਾਈ ॥੮
॥੪॥੭॥ ਆਸਾ ਮਹਲਾ ੩ ॥ ਦੋਹਾਗਣੀ ਮਹਲੁ ਨ ਪਾਇਨੀ ਨ ਜਾਣਨਿ ਪਿਰ ਕਾ ਸੁਆਉ
॥ ਫਿਕਾ ਬੋਲਹਿ ਨਾ ਨਿਵਹਿ ਦੂਜਾ ਭਾਉ ਸੁਆਉ ॥੧॥ ਇਹੁ ਮਨੂਆ ਕਿਉ ਕਰਿ ਵਸਿ ਆਵੈ ॥ ਗੁ
ਰ ਪਰਸਾਦੀ ਠਾਕੀਐ ਗਿਆਨ ਮਤੀ ਘਰਿ ਆਵੈ ॥੧॥ ਰਹਾਉ ॥ ਸੋਹਾਗਣੀ ਆਪਿ ਸਵਾਰੀਓ
ਨੁ ਲਾਇ ਪ੍ਰੇਮ ਪਿਆਰੁ ॥ ਸਤਿਗੁਰ ਕੈ ਭਾਣੈ ਚਲਦੀਆ ਨਾਮੇ ਸਹਜਿ ਸੀਗਾਰੁ ॥੨॥ ਸਦਾ ਰਾ
ਵਹਿ ਪਿਰੁ ਆਪਣਾ ਸਚੀ ਸੇਜ ਸੁਭਾਇ ॥ ਪਿਰ ਕੈ ਪ੍ਰੇਮਿ ਮੋਹੀਆ ਮਿਲਿ ਪ੍ਰੀਤਮ ਸੁਖੁ ਪਾਇ ॥
੩॥ ਗਿਆਨ ਅਪਾਰੁ ਸੀਗਾਰੁ ਹੈ ਸੋਭਾਵੰਤੀ ਨਾਰਿ ॥ ਸਾ ਸਭਰਾਈ ਸੁੰਦਰੀ ਪਿਰ ਕੈ ਹੇਤਿ ਪਿਆਰਿ ॥
੪॥ ਸੋਹਾਗਣੀ ਵਿਚਿ ਰੰਗੁ ਰਖਿਓਨੁ ਸਚੈ ਅਲਖਿ ਅਪਾਰਿ ॥ ਸਤਿਗੁਰੁ ਸੇਵਨਿ ਆਪਣਾ ਸਚੈ
ਭਾਇ ਪਿਆਰਿ ॥੫॥ ਸੋਹਾਗਣੀ ਸੀਗਾਰੁ ਬਣਾਇਆ ਗੁਣ ਕਾ ਗਲਿ ਹਾਰੁ ॥ ਪ੍ਰੇਮ ਪਿਰਮਲੁ
ਤਨਿ ਲਾਵਣਾ ਅੰਤਰਿ ਰਤਨੁ ਵੀਚਾਰੁ ॥੬॥ ਭਗਤਿ ਰਤੇ ਸੇ ਊਤਮਾ ਜਤਿ ਪਤਿ ਸਬਦੇ ਹੋਇ
॥ ਬਿਨੁ ਨਾਵੈ ਸਭ ਨੀਚ ਜਾਤਿ ਹੈ ਬਿਸਟਾ ਕਾ ਕੀੜਾ ਹੋਇ ॥੭॥ ਹਉ ਹਉ ਕਰਦੀ ਸਭ ਫਿਰੈ ਬਿਨੁ
ਸਬਦੈ ਹਉ ਨ ਜਾਇ ॥ ਨਾਨਕ ਨਾਮਿ ਰਤੇ ਤਿਨ ਹਉਮੈ ਗਈ ਸਚੈ ਰਹੇ ਸਮਾਇ ॥੮॥੫॥੮॥
ਆਸਾ ਮਹਲਾ ੩ ॥ ਸਚੇ ਰਤੇ ਸੇ ਨਿਰਮਲੇ ਸਦਾ ਸਚੀ ਸੋਇ ॥ ਐਥੈ ਘਰਿ ਘਰਿ ਜਾ
ਪਦੇ ਆਗੈ ਜੁਗਿ ਜੁਗਿ ਪਰਗਟੁ ਹੋਇ ॥੧॥ ਏ ਮਨ ਰੂੜੇ ਰੰਗੁਲੇ ਤੂੰ ਸਚਾ ਰੰਗੁ ਚੜਾਇ ॥ ਰੂ
ੜੀ ਬਾਣੀ ਜੇ ਰਪੈ ਨਾ ਇਹੁ ਰੰਗੁ ਲਹੈ ਨ ਜਾਇ ॥੧॥ ਰਹਾਉ ॥ ਹਮ ਨੀਚ ਮੈਲੇ ਅਤਿ ਅਭਿਮਾ
ਨੀ ਦੂਜੈ ਭਾਇ ਵਿਕਾਰ ॥ ਗੁਰਿ ਪਾਰਸਿ ਮਿਲਿਐ ਕੰਚਨੁ ਹੋਏ ਨਿਰਮਲ ਜੋਤਿ ਅਪਾਰ ॥੨॥ ਬਿ
ਨੁ ਗੁਰ ਕੋਇ ਨ ਰੰਗੀਐ ਗੁਰਿ ਮਿਲਿਐ ਰੰਗੁ ਚੜਾਉ ॥ ਗੁਰ ਕੈ ਭੈ ਭਾਇ ਜੋ ਰਤੇ ਸਿਫਤੀ ਸਚਿ
ਸਮਾਉ ॥੩॥ ਭੈ ਬਿਨੁ ਲਾਗਿ ਨ ਲਗਈ ਨਾ ਮਨੁ ਨਿਰਮਲੁ ਹੋਇ ॥ ਬਿਨੁ ਭੈ ਕਰਮ ਕਮਾਵਣੇ ਝੂ
ਠੇ ਠਉਰ ਨ ਕੋਇ ॥੪॥ ਜਿਸ ਨੋ ਆਪੇ ਰੰਗੇ ਸੁ ਰਪਸੀ ਸਤਸੰਗਤਿ ਮਿਲਾਇ ॥ ਪੂਰੇ ਗੁਰ ਤੇ ਸਤ
ਸੰਗਤਿ ਊਪਜੈ ਸਹਜੇ ਸਚਿ ਸੁਭਾਇ ॥੫॥ ਬਿਨੁ ਸੰਗਤੀ ਸਭਿ ਐਸੇ ਰਹਹਿ ਜੈਸੇ ਪਸੁ ਢੋਰ ॥
ਜਿਨਿ ਕੀਤੇ ਤਿਸੈ ਨ ਜਾਣਨੀ ਬਿਨੁ ਨਾਵੈ ਸਭਿ ਚੋਰ ॥੬॥ ਇਕਿ ਗੁਣ ਵਿਹਾਝਹਿ ਅਉਗ
ਣ ਵਿਕਣਹਿ ਗੁਰ ਕੈ ਸਹਜਿ ਸੁਭਾਇ ॥ ਗੁਰ ਸੇਵਾ ਤੇ ਨਾਉ ਪਾਇਆ ਵੁਠਾ ਅੰਦਰਿ ਆਇ ॥

॥੭॥ਸਭਨਾਕਾਦਾਤਾਏਕੁਹੈਸਿਰਿਧੰਧੈਲਾਇ॥ਨਾਨਕਨਾਮੇਲਾਇਸਵਾਰਿਅਨੁਸਬਦੇ
ਲਏਮਿਲਾਇ॥੮॥੯॥੩੧॥ਆਸਾਮਹਲਾ੩॥ ਸਭਿਨਾਵੈਨੋਲੋਚਦੇਜਿਸੁਕ੍ਰਿ
ਪਾਕਰੇਸੋਪਾਏ॥ਬਿਨੁਨਾਵੈਸਭੁਦੁਖੁਹੈਸੁਖੁਤਿਸੁਜਿਸੁਮੰਨਿਵਸਾਏ॥੧॥ਤੂੰਬੇਅੰਤੁਦਇ
ਆਲੁਹੈਤੇਰੀਸਰਣਾਈ॥ਗੁਰਪੂਰੇਤੇਪਾਈਐਨਾਮੇਵਡਿਆਈ॥੧॥ਰਹਾਉ॥ਅੰਤਰਿਬਾ
ਹਰਿਏਕੁਹੈਬਹੁਬਿਧਿਸਿਸਟਿਉਪਾਈ॥ਹੁਕਮੇਕਾਰਕਰਾਇਦਾਦੂਜਾਕਿਸੁਕਹੀਐਭਾਈ
॥੨॥ਬੁਝਣਾਅਬੁਝਣਾਤੁਧੁਕੀਆਇਹਤੇਰੀਸਿਰਿਕਾਰ॥ਇਕਨਾਬਖਸਿਹਿਮੇਲਿਲੈ
ਹਿਇਕਿਦਰਗਹਮਾਰਿਕਢੇਕੂੜਿਆਰ॥੩॥ਇਕਿਧੁਰਿਪਵਿਤਪਾਵਨਹਹਿਤੁਧੁਨਾਮੇ
ਲਾਏ॥ਗੁਰਸੇਵਾਤੇਸੁਖੁਊਪਜੈਸਚੈਸਬਦਿਬੁਝਾਏ॥੪॥ਇਕਿਕੁਚਲਕੁਚੀਲਵਿ
ਖਲੀਪਤੇਨਾਵਹੁਆਪਿਖੁਆਏ॥ਨਾਓਨਸਿਧਿਨਬੁਧਿਹੈਨਸੰਜਮੀਫਿਰਹਿਉਤਵਤਾ
ਏ॥੫॥ਨਦਰਿਕਰੇਜਿਸੁਆਪਣੀਤਿਸਨੋਭਾਵਨੀਲਾਏ॥ਸਤੁਸੰਤੋਖੁਇਹਸੰਜਮੀਮਨੁ
ਨਿਰਮਲੁਸਬਦੁਸੁਣਾਏ॥੬॥ਲੇਖਾਪੜਿਨਪਹੂਚੀਐਕਥਿਕਹਣੈਅੰਤੁਨਪਾਇ॥ਗੁਰਤੇਕੀ
ਮਤਿਪਾਈਐਸਚਿਸਬਦਿਸੋਝੀਪਾਇ॥੭॥ਇਹੁਮਨੁਦੇਹੀਸੋਧਿਤੂੰਗੁਰਸਬਦਿਵੀਚਾ
ਰਿ॥ਨਾਨਕਇਸੁਦੇਹੀਵਿਚਿਨਾਮੁਨਿਧਾਨੁਹੈਪਾਈਐਗੁਰਕੈਹੇਤਿਅਪਾਰਿ॥੮॥੧੦॥੩੨॥
ਆਸਾਮਹਲਾ੩॥ ਸਚਿਰਤੀਆਸੋਹਾਗਣੀਜਿਨਾਗੁਰਕੈਸਬਦਿਸੀਗਾਰਿ॥
ਘਰਹੀਸੋਪਿਰੁਪਾਇਆਸਚੈਸਬਦਿਵੀਚਾਰਿ॥੧॥ਅਵਗਣਗੁਣੀਬਖਸਾਇਆਹਰਿ
ਸਿਉਲਿਵਲਾਈ॥ਹਰਿਵਰੁਪਾਇਆਕਾਮਣੀਗੁਰਿਮੇਲਿਮਿਲਾਈ॥੧॥ਰਹਾਉ॥ਇ
ਕਿਪਿਰੁਹਦੂਰਿਨਜਾਣਨੀਦੂਜੈਭਰਮਿਭੁਲਾਇ॥ਕਿਉਪਾਇਨਿਡੋਹਾਗਣੀਦੁਖੀਰੈਣਿਵਿ
ਹਾਇ॥੨॥ਜਿਨਕੈਮਨਿਸਚੁਵਸਿਆਸਚੀਕਾਰਕਮਾਇ॥ਅਨਦਿਨੁਸੇਵਹਿਸਹਜਸਿਉ
ਸਚੇਮਾਹਿਸਮਾਇ॥੩॥ਦੋਹਾਗਣੀਭਰਮਿਭੁਲਾਈਆਕੂੜੁਬੋਲਿਬਿਖੁਖਾਹਿ॥ਪਿਰੁ
ਨਜਾਣਨਿਆਪਣਾਸੁੰਞੀਸੇਜਦੁਖੁਪਾਹਿ॥੪॥ਸਚਾਸਾਹਿਬੁਏਕੁਹੈਮਤੁਮਨਭਰਮਿਭੁ
ਲਾਹਿ॥ਗੁਰੁਪੂਛਿਸੇਵਾਕਰਹਿਸਚੁਨਿਰਮਲੁਮੰਨਿਵਸਾਹਿ॥੫॥ਸੋਹਾਗਣੀਸਦਾਪਿਰੁ
ਪਾਇਆਹਉਮੈਆਪੁਗਵਾਇ॥ਪਿਰਸੇਤੀਅਨਦਿਨੁਗਹਿਰਹੀਸਚੀਸੇਜਸੁਖੁਪਾਇ॥
੬॥ਮੇਰੀਮੇਰੀਕਰਿਗਏਪਲੈਕਿਛੁਨਪਾਇ॥ਮਹਲੁਨਾਹੀਡੋਹਾਗਣੀਅੰਤਿਗਈਪਛੁਤਾ

ਇ॥੭॥ਸੋਪਿਰੁਮੇਰਾਏਕੁਹੈਏਕਸੁਸਿਉਲਿਵਲਾਇ॥ਨਾਨਕਜੇਸੁਖੁਲੋੜਹਿਕਾਮਣੀਹ
ਰਿਕਾਨਾਮੁਮੰਨਿਵਸਾਇ॥੮॥੧੧॥੩੩॥ਆਸਾਮਹਲਾ੩॥ ਅੰਮ੍ਰਿਤੁਜਿਨਾਚਖਾ
ਇਓਨੁਰਸੁਆਇਆਸਹਜਿਸੁਭਾਇ॥ਸਚਾਵੇਪਰਵਾਹੁਹੈਤਿਸਨੋਤਿਲੁਨਤਮਾਇ॥੧॥
ਅੰਮ੍ਰਿਤੁਸਚਾਵਰਸਦਾਗੁਰਮੁਖਾਮੁਖਿਪਾਇ॥ਮਨੁਸਦਾਹਰੀਆਵਲਾਸਹਜੇਹਰਿਗੁਣ
ਗਾਇ॥੧॥ਰਹਾਉ॥ਮਨਮੁਖਿਸਦਾਦੋਹਾਗਣੀਦਰਿਖੜੀਆਬਿਲਲਾਹਿ॥ਜਿਨਾਪਿਰ
ਕਾਸੁਆਦੁਨਆਇਓਜੋਧੁਰਿਲਿਖਿਆਸੋਕਮਾਹਿ॥੨॥ਗੁਰਮੁਖਿਬੀਜੇਸਚੁਜਮੈਸਚੁਨਾ
ਮੁਵਾਪਾਰੁ॥ਜੋਇਤੁਲਾਹੈਲਾਇਅਨੁਭਗਤੀਦੇਇਭੰਡਾਰ॥੩॥ਗੁਰਮੁਖਿਸਦਾਸੋਹਾਗ
ਣੀਭੈਭਗਤਿਸੀਗਾਰਿ॥ਅਨਦਿਨੁਰਾਵਹਿਪਿਰੁਆਪਣਾਸਚੁਰਖਹਿਉਰਧਾਰਿ॥੪॥ਜਿ
ਨਾਪਿਰੁਰਾਵਿਆਆਪਣਾਤਿਨਾਵਿਟਹੁਬਲਿਜਾਉ॥ਸਦਾਪਿਰਕੈਸੰਗਿਰਹਹਿਵਿਚਹੁ
ਆਪੁਗਵਾਇ॥੫॥ਤਨੁਮਨੁਸੀਤਲੁਮੁਖਉਜਲੇਪਿਰਕੈਭਾਇਪਿਆਰਿ॥ਸੇਜਸੁਖਾ
ਲੀਪਿਰੁਰਵੈਹਉਮੈਤ੍ਰਿਸਨਾਮਾਰਿ॥੬॥ਕਰਿਕਿਰਪਾਘਰਿਆਇਆਗੁਰਕੈਹੇਤਿਅਪਾ
ਰਿ॥ਵਰੁਪਾਇਆਸੋਹਾਗਣੀਕੇਵਲਏਕੁਮੁਰਾਰਿ॥੭॥ਸਭੇਗੁਨਹਬਖਸਾਇਲਇਅਨੁਮੇ
ਲੇਮੇਲਣਹਾਰਿ॥ਨਾਨਕਆਖਣੁਆਖੀਐਜੇਸੁਣਿਧਰੇਪਿਆਰੁ॥੮॥੧੨॥੩੪॥ਆਸਾ
ਮਹਲਾ੩॥ ਸਤਿਗੁਰਤੇਗੁਣਊਪਜੈਜਾਪ੍ਰਭੁਮੇਲੈਸੋਇ॥ਸਹਜੇਨਾਮੁਧਿਆਈਐ
ਗਿਆਨੁਪਰਗਟੁਹੋਇ॥੧॥ਏਮਨਮਤਜਾਣਹਿਹਰਿਦੂਰਿਹੈਸਦਾਵੇਖੁਹਦੂਰਿ॥ਸਦ
ਸੁਣਦਾਸਦਵੇਖਦਾਸਬਦਿਰਹਿਆਭਰਪੂਰਿ॥੧॥ਰਹਾਉ॥ਗੁਰਮੁਖਿਆਪੁਪਛਾਣਿਆ
ਤਿਨੀਇਕਮਨਿਧਿਆਇਆ॥ਸਦਾਰਵਹਿਪਿਰੁਆਪਣਾਸਚੈਨਾਮਿਸੁਖੁਪਾਇਆ॥੨॥
ਏਮਨਤੇਰਾਕੋਨਹੀਕਰਿਵੇਖੁਸਬਦਿਵੀਚਾਰੁ॥ਹਰਿਸਰਣਾਈਭਜਿਪਉਪਾਇਹਿਮੋਖਦੁਆ
ਰੁ॥੩॥ਸਬਦਿਸੁਣੀਐਸਬਦਿਬੁਝੀਐਸਚਿਰਹੈਲਿਵਲਾਇ॥ਸਬਦੇਹਉਮੈਮਾਰੀ
ਐਸਚੈਮਹਲਿਸੁਖੁਪਾਇ॥੪॥ਇਸੁਜੁਗਮਹਿਸੋਭਾਨਾਮਕੀਬਿਨੁਨਾਵੈਸੋਭਨਹੋਇ॥
ਇਹਮਾਇਆਕੀਸੋਭਾਚਾਰਿਦਿਹਾੜੇਜਾਦੀਬਿਲਮੁਨਹੋਇ॥੫॥ਜਿਨੀਨਾਮੁਵਿਸਾਰਿ
ਆਸੇਮੁਏਮਰਿਜਾਹਿ॥ਹਰਿਰਸਸਾਦੁਨਆਇਓਬਿਸਟਾਮਾਹਿਸਮਾਹਿ॥੬॥ਇਕਿਆ
ਪੇਬਖਸਿਮਿਲਾਇਅਨੁਅਨਦਿਨੁਨਾਮੇਲਾਇ॥ਸਚੁਕਮਾਵਹਿਸਚਿਰਹਹਿਸਚੇਸਚਿ

ਸਾਹਿਬਾ॥੫॥ਬਿਨੁਸਬਦੈਸੁਣੀਐਨਦੇਖੀਐਜਗੁਬੋਲਾਅੰਨ੍ਹਾਭਰਮਾਇਆ॥ਬਿਨੁਨਾਵੈਦੁਖੁ
ਪਾਇਸੀਨਾਮੁਮਿਲੈਤਿਸੈਰਜਾਇ॥੬॥ਜਿਨਬਾਣੀਸਿਉਚਿਤੁਲਾਇਆਸੇਜਨਨਿਰਮਲ
ਪਰਵਾਣੁ॥ਨਾਨਕਨਾਮੁਤਿਨਕਦੇਨਵੀਸਰੈਸੇਦਰਿਸਚੇਜਾਣੁ॥੮॥੧੦॥੧੩॥ਆਸਾਮ
ਹਲਾ੩॥ਸਬਦੌਹੀਭਗਤਜਾਪਦੇਜਿਨਕੀਬਾਣੀਸਚੀਹੋਇ॥ਵਿਚਹੁਆਪੁਗ
ਇਆਨਾਉਮੰਨਿਆਸਚਿਮਿਲਾਵਾਹੋਇ॥੧॥ਹਰਿਹਰਿਨਾਮੁਜਨਕੀਪਤਿਹੋਇ॥ਸਫ
ਲੁਤਿਨਕਾਜਨਮੁਹੈਤਿਨਮਾਨੈਸਭੁਕੋਇ॥੧॥ਰਹਾਉ॥ਹਉਮੈਮੇਰਾਜਾਤਿਹੈਅਤਿਕ੍ਰੋ
ਧੁਅਭਿਮਾਨੁ॥ਸਬਦਿਮਰੈਤਾਜਾਤਿਜਾਇਜੋਤੀਜੋਤਿਮਿਲੈਭਗਵਾਨੁ॥੨॥ਪੂਰਾਸ
ਤਿਗੁਰੁਭੇਟਿਆਸਫਲਜਨਮੁਹਮਾਰਾ॥ਨਾਮੁਨਵੈਨਿਧਿਪਾਇਆਭਰੇਅਖੁਟਭੰਡਾਰ
॥੩॥ਆਵਹਿਇਸੁਰਾਸੀਕੇਵਾਪਾਰੀਏਜਿਨਾਨਾਮੁਪਿਆਰਾ॥ਗੁਰਮੁਖਿਹੋਵੈਸੋਧਨੁਪ
ਏਤਿਨਾਅੰਤਰਿਸਬਦੁਵੀਚਾਰਾ॥੪॥ਭਗਤੀਸਾਰਨਜਾਣਨੀਮਨਮੁਖਅਹੰਕਾਰੀ
॥ਧੁਰਹੁਆਪਿਖੁਆਇਅਨੁਜੂਐਬਾਜੀਹਾਰੀ॥੫॥ਬਿਨੁਪਿਆਰੈਭਗਤਿਨਹੋਵਈਨ
ਸੁਖੁਹੋਇਸਰੀਰਿ॥ਪ੍ਰੇਮਪਦਾਰਥੁਪਾਈਐਗੁਰਭਗਤੀਮਨਧੀਰਿ॥੬॥ਜਿਸਨੋਭਗ
ਤਿਕਰਾਏਸੋਕਰੇਗੁਰਸਬਦਵੀਚਾਰਿ॥ਹਿਰਦੈਏਕੋਨਾਮੁਵਸੈਹਉਮੈਦੁਬਿਧਾਮਾਰਿ॥੭॥
ਭਗਤਾਕੀਜਤਿਪਤਿਏਕੋਨਾਮੁਹੈਆਪੇਲਏਸਵਾਰਿ॥ਸਦਾਸਰਣਾਈਤਿਸਕੀਜਿਉ
ਭਾਵੈਤਿਉਕਾਰਜੁਸਾਰਿ॥੮॥ਭਗਤਿਨਿਰਾਲੀਅਲਾਹਦੀਜਾਪੈਗੁਰਵੀਚਾਰਿ॥ਨਾ
ਨਕਨਾਮੁਹਿਰਦੈਵਸੈਭੈਭਗਤੀਨਾਮਿਸਵਾਰਿ॥੯॥੧੧॥੧੪॥ਆਸਾਮਹਲਾ੩
॥ਅਨਰਸਮਹਿਭੋਲਾਇਆਬਿਨੁਨਾਮੈਦੁਖਪਾਇ॥ਸਤਿਗੁਰੁਪੁਰਖੁਨਭੇਟਿਓਜਿਸਚੀ
ਬੂਝਬੁਝਾਇ॥੧॥ਏਮਨਮੇਰੇਬਾਵਲੇਹਰਿਰਸੁਚਖਿਸਾਦੁਪਾਇ॥ਅਨਰਸਿਲਾਗਾ
ਤੂੰਫਿਰਹਿਬਿਰਥਾਜਨਮੁਗਵਾਇ॥੧॥ਰਹਾਉ॥ਇਸੁਜੁਗਮਹਿਗੁਰਮੁਖਨਿਰਮਲੇ
ਸਚਿਨਾਮਿਰਹਹਿਲਿਵਲਾਇ॥ਵਿਣੁਕਰਮਾਕਿਛੁਪਾਈਐਨਹੀਕਿਆਕਰਿਕ
ਹਿਆਜਾਇ॥੨॥ਆਪੁਪਛਾਣਹਿਸਬਦਿਮਰਹਿਮਨਹੁਤਜਿਵਿਕਾਰ॥ਗੁਰਸਰਣ
ਈਭਜਿਪਏਬਖਸੇਬਖਸਣਹਾਰ॥੩॥ਬਿਨੁਨਾਵੈਸੁਖੁਨਪਾਈਐਨਾਦੁਖੁਵਿਚਹੁ
ਜਾਇ॥ਇਹੁਜਗੁਮਾਇਆਮੋਹਿਵਿਆਪਿਆਦੂਜੈਭਰਮਿਭੁਲਾਇ॥੪॥ਦੋਹਾ

ਣੀ॥ਪਿਰਕੀਸਾਰਨਜਾਣਈਕਿਆਕਰਿਕਰਹਿਸੀਗਾਰੁ॥ਅਨਦਿਨੁਸਦਾਜਲਦੀਆ
ਫਿਰਹਿਸੇਜੈਰਵੈਨਭਤਾਰੁ॥੫॥ਸੋਹਾਗਣੀਮਹਲੁਪਾਇਆਵਿਚਹੁਆਪੁਗਵਾਇ
॥ਗੁਰਸਬਦੀਸੀਗਾਰੀਆਅਪਣੇਸਹਿਲਈਆਮਿਲਾਇ॥੬॥ਮਰਣਾਮਨਹੁਵਿ
ਸਾਰਿਆਮਾਇਆਮੋਹੁਗੁਬਾਰੁ॥ਮਨਮੁਖਮਰਿਮਰਿਜੰਮਹਿਭੀਮਰਹਿਜਮਦਰਿਹੋਹਿ
ਖੁਆਰੁ॥੭॥ਆਪਿਮਿਲਾਇਅਨੁਸੇਮਿਲੇਗੁਰਸਬਦਿਵੀਚਾਰਿ॥ਨਾਨਕਨਾਮਿਸ
ਮਾਣੇਮੁਖਉਜਲੇਤਿਤੁਸਚੈਦਰਬਾਰਿ॥੮॥੧੨॥੧੫॥੩੭॥

ਆਸਾਮਹਲਾ੫ ਘਰੁ੨ ਅਸਟਪਦੀਆ॥ ੴਸਤਿਗੁਰਪ੍ਰਸਾਦਿ॥

ਪੰਚਮਨਾਏਪੰਚਰੁਸਾਏ॥ਪੰਚਵਸਾਏਪੰਚਗਵਾਏ॥੧॥ਇਨਬਿਧਿਨਗਰੁਵੁਠਾਮੇ
ਰੇਭਾਈ॥ਦੁਰਤੁਗਇਆਗੁਰਿਗਿਆਨੁਦ੍ਰਿੜਾਈ॥੧॥ਰਹਾਉ॥ਸਾਚਧਰਮਕੀਕ
ਰਿਦੀਨੀਵਾਰਿ॥ਫਰਹੇਮੁਹਕਮਗੁਰਗਿਆਨੁਬੀਚਾਰਿ॥੨॥ਨਾਮੁਖੇਤੀਬੀਜਹੁਭਾਈ
ਮੀਤ॥ਸਉਦਾਕਰਹੁਗੁਰੁਸੇਵਹੁਨੀਤ॥੩॥ਸਾਂਤਿਸਹਜਸੁਖਕੇਸਭਿਹਾਟ॥ਸਾਹਵ
ਪਾਰੀਏਕੈਥਾਟ॥੪॥ਜੇਜੀਆਡੰਨੁਕੋਲਏਨਜਗਾਤਿ॥ਸਤਿਗੁਰਿਕਰਿਦੀਨੀਧੁਰਕੀ
ਛਾਪ॥੫॥ਵਖਰੁਨਾਮੁਲਦਿਖੇਪਚਲਾਵਹੁ॥ਲੈਲਾਹਾਗੁਰਮੁਖਿਘਰਿਆਵਹੁ॥
੬॥ਸਤਿਗੁਰੁਸਾਹੁਸਿਖਵਣਜਾਰੇ॥ਪੂੰਜੀਨਾਮੁਲੇਖਾਸਾਚੁਸਮ੍ਹਾਰੇ॥੭॥ਸੋਵਸੈਇਤੁ
ਘਰਿਜਿਸੁਗੁਰੁਪੂਰਾਸੇਵ॥ਅਬਿਚਲਨਗਰੀਨਾਨਕਦੇਵ॥੮॥੧॥

ਆਸਾਵਰੀਮਹਲਾ੫ ਘਰੁ੩ ੴਸਤਿਗੁਰਪ੍ਰਸਾਦਿ॥

ਮੇਰੇਮਨਹਰਿਸਿਉਲਾਗੀਪ੍ਰੀਤਿ॥ਸਾਧਸੰਗਿਹਰਿਹਰਿਜਪਤੇਨਿਰਮਲਸਾਚੀਰੀਤਿ
॥੧॥ਰਹਾਉ॥ਦਰਸਨਕੀਪਿਆਸਘਣੀਚਿਤਵਤਅਨਿਕਪ੍ਰਕਾਰ॥ਕਰਹੁਅਨੁਗ੍ਰਹੁ
ਪਾਰਬ੍ਰਹਮਹਰਿਕਿਰਪਾਧਾਰਿਮੁਰਾਰਿ॥੧॥ਮਨੁਪਰਦੇਸੀਆਇਆਮਿਲਿਓਸਾਧਕੈ
ਸੰਗਿ॥ਜਿਸੁਵਖਰਕਉਚਾਹਤਾਸੋਪਾਇਓਨਾਮਹਿਰੰਗਿ॥੨॥ਜੇਤੇਮਾਇਆਰੰਗ
ਰਸਾਬਿਨਸਿਜਾਹਿਖਿਨਮਾਹਿ॥ਭਗਤਰਤੇਤੇਰੇਨਾਮਸਿਉਸੁਖੁਭੁੰਚਹਿਸਭਠਾਇ॥
੩॥ਸਭੁਜਗੁਚਲਤਉਪੇਖੀਐਨਿਹਚਲੁਹਰਿਕੋਨਾਉ॥ਕਰਿਮਿਤ੍ਰਾਈਸਾਧਸਿਉ
ਨਿਹਚਲੁਪਾਵਹਿਠਾਉ॥੪॥ਮੀਤਸਾਜਨਸੁਤਬੰਧਪਕੋਊਹੋਤਨਸਾਥ॥ਏਕਨਿ

ਵਾਹੂਰਾਮਨਾਮਦੀਨਕਾਪ੍ਰਭੁਨਾਥਾ॥੫॥ਚਰਨਕਮਲਬੋਹਿਥਭਏਲਗਿਸਾਗਰੁਤਰਿਓ
ਤੇਹਾ॥ਭੇਟਿਓਪੂਰਾਸਤਿਗੁਰੂਸਾਚਾਪ੍ਰਭਸਿਉਨੇਹਾ॥੬॥ਸਾਧਤੇਰੇਕੀਜਾਚਨਾਵਿਸਰੁਨਸਾ
ਰਿਰਾਸਿ॥ਜੋਤੁਧੁਭਾਵੈਸੋਭਲਾਤੇਰੈਭਾਣੈਕਾਰਜਰਾਸਿ॥੭॥ਸੁਖਸਾਗਰਪ੍ਰੀਤਮਮਿਲੇ
ਉਪਜੇਮਹਾਅਨੰਦਾ॥ਕਹੁਨਾਨਕਸਭਦੁਖਮਿਟੇਪ੍ਰਭਭੇਟੇਪਰਮਾਨੰਦਾ॥੮॥੧॥੨॥੩੪॥
ਆਸਾਮਹਲਾ੫ ਬਿਰਹੜੇ॥ ਘਰੁ ੪ ਛੰਤਾਕੀਜਤਿ॥
੧ੴ ਸਤਿਗੁਰਪ੍ਰਸਾਦਿ॥
ਪਾਰਬ੍ਰਹਮੁਪ੍ਰਭੁਸਿਮਰੀਐਪਿਆਰੇਦਰਸਨਕਉਬਲਿਜਾਉ॥੧॥ਜਿਸੁਸਿਮਰਤਦੁ
ਬੀਸਰਹਿਪਿਆਰੇਸੋਕਿਉਤਜਣਾਜਾਇ॥੨॥ਇਹੁਤਨੁਵੇਚੀਸੰਤਪਹਿਪਿਆਰੇ
ਤਮੁਦੇਇਮਿਲਾਇ॥੩॥ਸੁਖਸੀਗਾਰਬਿਖਿਆਕੇਫੀਕੇਤਜਿਛੋਡੇਮੇਰੀਮਾਇ॥੪॥
ਕਾਮੁਕ੍ਰੋਧੁਲੋਭੁਤਜਿਗਏਪਿਆਰੇਸਤਿਗੁਰਚਰਨੀਪਾਇ॥੫॥ਜੋਜਨਰਾਤੇਰਾਮਸਿਉ
ਪਿਆਰੇਅਨਤਨਕਾਹੂਜਾਇ॥੬॥ਹਰਿਰਸੁਜਿਨ੍ਹੀਚਾਖਿਆਪਿਆਰੇਤ੍ਰਿਪਤਿਰਹੇ
ਘਾਇ॥੭॥ਅੰਚਲੁਗਹਿਆਸਾਧਕਾਨਾਨਕਭੈਸਾਗਰੁਪਾਰਿਪਰਾਇ॥੮॥੧॥੩॥
ਜਨਮਮਰਣਦੁਖੁਕਟੀਐਪਿਆਰੇਜਬਭੇਟੈਹਰਿਰਾਇ॥੧॥ਸੁੰਦਰੁਸੁਘਰੁਸੁਜਾਣੁਪ੍ਰਭੁ
ਮੇਰਾਜੀਵਨੁਦਰਸੁਦਿਖਾਇ॥੨॥ਜੋਜੀਅਤੁਝਤੇਬੀਛੁਰੇਪਿਆਰੇਜਨਮਿਮਰਹਿਬਿਖੁ
ਖਾਇ॥੩॥ਜਿਸੁਤੂੰਮੇਲਹਿਸੋਮਿਲੈਪਿਆਰੇਤਿਸਕੈਲਾਗਉਪਾਇ॥੪॥ਜੋਸੁਖੁਦ
ਸਨੁਪੇਖਤੇਪਿਆਰੇਮੁਖਤੇਕਹਣੁਨਜਾਇ॥੫॥ਸਾਚੀਪ੍ਰੀਤਨਤੁਟਈਪਿਆਰੇਜੁਗੁਜੁ
ਗੁਰਹੀਸਮਾਇ॥੬॥ਜੋਤੁਧੁਭਾਵੈਸੋਭਲਾਪਿਆਰੇਤੇਰੀਅਮਰੁਰਜਾਇ॥੭॥ਨਾਨਕ
ਰੰਗਿਰਤੇਨਾਰਾਇਣੈਪਿਆਰੇਮਾਤੇਸਹਜਿਸੁਭਾਇ॥੮॥੨॥੪॥ਸਭਬਿਧਿਤੁਮਹੀ
ਜਾਨਤੇਪਿਆਰੇਕਿਸੁਪਹਿਕਹਉਸੁਨਾਇ॥੧॥ਤੂੰਦਾਤਾਜੀਆਸਭਨਾਕਾਤੇਰਾਦਿਤਾ
ਪਹਿਰਹਿਖਾਇ॥੨॥ਸੁਖੁਦੁਖੁਤੇਰੀਆਗਿਆਪਿਆਰੇਦੂਜੀਨਾਹੀਜਾਇ॥੩॥ਜੋਤੂੰ
ਕਰਾਵਹਿਸੋਕਰੀਪਿਆਰੇਅਵਰੁਕਿਛੁਕਰਣੁਨਜਾਇ॥੪॥ਦਿਨੁਰੈਣਿਸਭਸੁਹਾਵਣੇਪਿ
ਆਰੇਜਿਤੁਜਪੀਐਹਰਿਨਾਉ॥੫॥ਸਾਈਕਾਰਕਮਾਵਣੀਪਿਆਰੇਧੁਰਿਮਸਤਕਿਲੇ
ਖਲਿਖਾਇ॥੬॥ਏਕੋਆਪਿਵਰਤਦਾਪਿਆਰੇਘਟਿਘਟਿਰਹਿਆਸਮਾਇ॥੭॥ਸੰ

ਸਾਰਿਬੁਡਤੇਉਧਾਰਿਲੈਪਿਆਰੇਨਾਨਕਹਰਿਸਰਣਾਇ॥੮॥੩॥੨੨॥੧੫॥੨॥੪੨॥
ਰਾਗੁਆਸਾਮਹਲਾ੧ ਪਟੀਲਿਖੀ॥
੧ੴ ਸਤਿਗੁਰਪ੍ਰਸਾਦਿ॥ ਸਸੈਸੋਇਸ੍ਰਿਸਟਿਜਿਨਿਸਾਜੀਸਭਨਾਸ
ਹਿਬੁਏਕੁਭਇਆ॥ਸੇਵਤਰਹੇਚਿਤੁਜਿਨਕਾਲਾਗਾਆਇਆਤਿਨਕਾਸਫਲੁਭਇ
ਆ॥੧॥ਮਨਕਾਹੇਭੂਲੇਮੂੜਮਨਾ॥ਜਬਲੇਖਾਦੇਵਹਿਬੀਰਾਤਉਪੜਿਆ॥੧॥ਰਹਾਉ॥
ਈਵੜੀਆਦਿਪੁਰਖੁਹੈਦਾਤਾਆਪੇਸਚਾਸੋਈ॥ਏਨਾਅਖਰਾਮਹਿਜੋਗੁਰਮੁਖਿਬੂਝੈਤਿਸੁ
ਸਿਰਿਲੇਖੁਨਹੋਈ॥੨॥ਊੜੈਉਪਮਾਤਾਕੀਕੀਜੈਜਾਕਾਅੰਤੁਨਪਾਇਆ॥ਸੇਵਾਕਰਹਿਸੇ
ਈਫਲੁਪਾਵਹਿਜਿਨ੍ਹੀਸਚੁਕਮਾਇਆ॥੩॥ਙੰਙੈਙਿਆਨੁਬੂਝੈਜੇਕੋਈਪੜਿਆਪੰਡਿ
ਤੁਸੋਈ॥ਸਰਬਜੀਆਮਹਿਏਕੋਜਾਣੈਤਾਹਉਮੈਕਹੈਨਕੋਈ॥੪॥ਕਕੈਕੇਸਪੁੰਡਰਜਬਹੂ
ਏਵਿਣੁਸਾਬੂਣੈਉਜਲਿਆ॥ਜਮਰਾਜੇਕੇਹੇਰੂਆਏਮਾਇਆਕੈਸੰਗਲਿਬੰਧਿਲਇ
ਆ॥੫॥ਖਖੈਖੁੰਦਕਾਰੁਸਾਹਆਲਮੁਕਰਿਖਰੀਦਿਜਿਨਿਖਰਚੁਦੀਆ॥ਬੰਧਨਿਜਾਕੈ
ਸਭੁਜਗੁਬਾਧਿਆਅਵਰੀਕਾਹੀਹੁਕਮੁਪਾਇਆ॥੬॥ਗਗੈਗੋਇਗਾਇਜਿਨਿਛੋਡੀ
ਗਲੀਗੋਬਿਦੁਗਰਬਿਭਇਆ॥ਘੜਿਭਾਂਡੇਜਿਨਿਆਵੀਸਾਜੀਚਾੜਣਵਾਹੈਤਈ
ਕੀਆ॥੭॥ਘਘੈਘਾਲਸੇਵਕੁਜੇਘਾਲੈਸਬਦਿਗੁਰੂਕੈਲਾਗਿਰਹੈ॥ਬੁਰਾਭਲਾਜੇਸ
ਮਕਰਿਜਾਣੈਇਨਬਿਧਿਸਾਹਿਬੁਰਮਤੁਰਹੈ॥੮॥ਚਚੈਚਾਰਿਵੇਦਜਿਨਿਸਾਜੇਚਾਰੇਖਾ
ਣੀਚਾਰਿਜੁਗਾ॥ਜੁਗੁਜੁਗੁਜੋਗੀਖਾਣੀਭੋਗੀਪੜਿਆਪੰਡਿਤੁਆਪਿਥੀਆ॥੯॥ਛਛੈ
ਛਾਇਆਵਰਤੀਸਭਅੰਤਰਿਤੇਰਾਕੀਆਭਰਮੁਹੋਆ॥ਭਰਮੁਉਪਾਇਭੁਲਾਈਅਨੁਆ
ਪੇਤੇਰਾਕਰਮੁਹੋਆਤਿਨ੍ਹਗੁਰੂਮਿਲਿਆ॥੧੦॥ਜਜੈਜਾਨੁਮੰਗਤਜਨੁਜਾਚੈਲਖਚਉਰਾ
ਸੀਹਭੀਖਭਵਿਆ॥ਏਕੋਲੇਵੈਏਕੋਦੇਵੈਅਵਰੁਨਦੂਜਾਮੈਸੁਣਿਆ॥੧੧॥ਝਝੈ
ਝੂਰਿਮਰਹੁਕਿਆਪ੍ਰਾਣੀਜੋਕਿਛੁਦੇਣਾਸੁਦੇਰਹਿਆ॥ਦੇਦੇਵੇਖੈਹੁਕਮੁਚਲਾਏਜਿਉ
ਜੀਆਕਾਰਿਜਕੁਪਾਇਆ॥੧੨॥ਞੰਞੈਨਦਰਿਕਰੇਜਾਦੇਖਾਦੂਜਾਕੋਈਨਾਹੀ॥ਏਕੋਰ
ਵਿਰਹਿਆਸਭਥਾਈਏਕੁਵਸਿਆਮਨਮਾਹੀ॥੧੩॥ਟਟੈਟੰਚੁਕਰਹੁਕਿਆਪ੍ਰਾਣੀਘ
ੜੀਕਿਮੁਹਤਿਕਿਉਠਿਚਲਣਾ॥ਜੂਐਜਨਮੁਨਹਾਰਹੁਅਪਣਾਭਾਜਿਪੜਹੁਤੁਮਹ

ਸਿਮਰਣਾ॥੧੪॥ਠਠੈਠਾਢਿਵਰਤੀਤਿਨ੍ਅੰਤਰਿਹਰਿਚਰਣੀਜਿਨ੍ਕਾਚਿਤੁਲਾਗਾ॥
ਚਿਤੁਲਾਗਾਸੇਈਜਨਨਿਸਤਰੇਤਉਪਰਸਾਦੀਸੁਖੁਪਾਇਆ॥੧੫॥ਡਡੈਡੰਫੁਕਰ
ਹੁਕਿਆਪ੍ਰਾਣੀਜੋਕਿਛੁਹੋਆਸੁਸਭੁਚਲਣਾ॥ਤਿਸੈਸਰੇਵਹੁਤਾਸੁਖੁਪਾਵਹੁਸਰਬਨਿ
ਰੰਤਰਿਰਵਿਰਹਿਆ॥੧੬॥ਢਢੈਢਾਹਿਉਸਾਰੇਆਪੇਜਿਉਤਿਸੁਭਾਵੈਤਿਵੈਕਰੇ॥ਕ
ਰਿਕਰਿਵੇਖੈਹੁਕਮੁਚਲਾਏਤਿਸੁਨਿਸਤਾਰੇਜਾਕਉਨਦਰਿਕਰੇ॥੧੭॥ਣਾਣੈਰਵਤੁਰ
ਹੈਘਟਿਅੰਤਰਿਹਰਿਗੁਣਗਾਵੈਸੋਈ॥ਆਪੇਆਪਿਮਿਲਾਏਕਰਤਾਪੁਨਰਪਿਜਨਮੁ
ਨਹੋਈ॥੧੮॥ਤਤੈਤਾਰੂਭਵਜਲੁਹੋਆਤਾਕਾਅੰਤੁਨਪਾਇਆ॥ਨਾਤਰਨਾਤੁਲਹਾ
ਹਮਬੂਡਸਿਤਾਰਿਲੇਹਿਤਾਰਣਰਾਇਆ॥੧੯॥ਥਥੈਥਾਨਿਥਾਨੰਤਰਿਸੋਈਜਾਕਾ
ਕੀਆਸਭੁਹੋਆ॥ਕਿਆਭਰਮੁਕਿਆਮਾਇਆਕਹੀਐਜੋਤਿਸੁਭਾਵੈਸੋਈਭਲਾ॥
੨੦॥ਦਦੈਦੋਸੁਨਦੇਊਕਿਸੈਦੋਸੁਕਰੰਮਾਆਪਣਿਆ॥ਜੋਮੈਕੀਆਸੋਮੈਪਾਇਆ
ਦੋਸੁਨਦੀਜੈਅਵਰਜਨਾ॥੨੧॥ਧਧੈਧਾਰਿਕਲਾਜਿਨਿਛੋਡੀਹਰਿਚੀਜੀਜਿਨਿ
ਰੰਗਕੀਆ॥ਤਿਸਦਾਦੀਆਸਭਨੀਲੀਆਕਰਮੀਕਰਮੀਹੁਕਮੁਪਇਆ॥੨੨॥
ਨੰਨੈਨਾਹਭੋਗਨਿਤਭੋਗੈਨਾਡੀਠਾਨਾਸੰਮਲਿਆ॥ਗਲੀਹਉਸੋਹਾਗਣਿਭੈਣੇਕੰ
ਤੁਨਕਬਹੂੰਮੈਮਿਲਿਆ॥੨੩॥ਪਪੈਪਾਤਿਸਾਹੁਪਰਮੇਸਰੁਵੇਖਣਕਉਪਰਪੰਚੁਕੀ
ਆ॥ਦੇਖੈਬੂਝੈਸਭੁਕਿਛੁਜਾਣੈਅੰਤਰਿਬਾਹਰਿਰਵਿਰਹਿਆ॥੨੪॥ਫਫੈਫਾਹੀ
ਸਭੁਜਗੁਫਾਸਾਜਮਕੈਸੰਗਲਿਬੰਧਿਲਇਆ॥ਗੁਰਪਰਸਾਦੀਸੇਨਰਉਬਰੇਜਿ
ਹਰਿਸਰਣਾਗਤਿਭਜਿਪਇਆ॥੨੫॥ਬਬੈਬਾਜੀਖੇਲਣਲਾਗਾਚਉਪੜਿ
ਕੀਤੇਚਾਰਿਜੁਗਾ॥ਜੀਅਜੰਤਸਭਸਾਰੀਕੀਤੇਪਾਸਾਢਾਲਣਿਆਪਿਲਗਾ॥੨
੬॥ਭਭੈਭਾਲਹਿਸੇਫਲੁਪਾਵਹਿਗੁਰਪਰਸਾਦੀਜਿਨਕਉਭਉਪਇਆ॥ਮਨਮੁ
ਖਫਿਰਹਿਨਚੇਤਹਿਮੂੜੇਲਖਚਉਰਾਸੀਹਫੇਰੁਪਇਆ॥੨੭॥ਮੰਮੈਮੋਹੁਮਰਣੁਮ
ਧੁਸੂਦਨੁਮਰਣੁਭਇਆਤਬਚੇਤਵਿਆ॥ਕਾਇਆਭੀਤਰਿਅਵਰੋਪੜਿਆ
ਮੰਮਾਅਖਰੁਵੀਸਰਿਆ॥੨੮॥ਯਯੈਜਨਮੁਨਹੋਵੀਕਦਹੀਜੇਕਰਿਸਚੁਪਛਾਣੈ॥
ਗੁਰਮੁਖਿਆਖੈਗੁਰਮੁਖਿਬੂਝੈਗੁਰਮੁਖਿਏਕੋਜਾਣੈ॥੨੯॥ਰਾਰੈਰਵਿਰਹਿਆਸਭ

ਅੰਤਰਿਜੇਤੇਕੀਏਜੰਤਾ॥ਜੰਤਉਪਾਇਧੰਧੈਸਭਲਾਏਕਰਮੁਹੋਆਤਿਨਨਾਮੁਲਇਆ॥
੩੦॥ਲਲੈਲਾਇਧੰਧੈਜਿਨਿਛੋਡੀਮੀਠਾਮਾਇਆਮੋਹੁਕੀਆ॥ਖਾਣਾਪੀਣਾਸਮਕਰਿ
ਸਹਣਾਭਾਣੈਤਾਕੈਹੁਕਮੁਪਇਆ॥੩੧॥ਵਵੈਵਾਸੁਦੇਉਪਰਮੇਸਰੁਵੇਖਣਕਉਜਿ
ਨਿਵੇਸੁਕੀਆ॥ਵੇਖੈਚਾਖੈਸਭੁਕਿਛੁਜਾਣੈਅੰਤਰਿਬਾਹਰਿਰਵਿਰਹਿਆ॥੩੨॥
ੜਾੜੈਰਾੜਿਕਰਹਿਕਿਆਪ੍ਰਾਣੀਤਿਸਹਿਧਿਆਵਹੁਜਿਅਮਰੁਹੋਆ॥ਤਿਸਹਿਧਿ
ਆਵਹੁਸਚਿਸਮਾਵਹੁਓਸੁਵਿਟਹੁਕੁਰਬਾਣੁਕੀਆ॥੩੩॥ਹਾਹੈਹੋਰੁਨਕੋਈਦਾ
ਤਾਜੀਅਉਪਾਇਜਿਨਿਰਿਜਕੁਦੀਆ॥ਹਰਿਨਾਮੁਧਿਆਵਹੁਹਰਿਨਾਮਿਸਮਾਵਹੁ
ਅਨਦਿਨੁਲਾਹਾਹਰਿਨਾਮੁਲੀਆ॥੩੪॥ਆਇੜੈਆਪਿਕਰੇਜਿਨਿਛੋਡੀਜੋਕਿਛੁ
ਕਰਣਾਸੁਕਰਿਰਹਿਆ॥ਕਰੇਕਰਾਏਸਭਕਿਛੁਜਾਣੈਨਾਨਕਸਾਇਰਇਵਕਹਿਆ
॥੩੫॥੧॥

ਰਾਗੁਆਸਾਮਹਲਾ ੩ ਪਟੀ॥ ੴ ਸਤਿਗੁਰਪ੍ਰਸਾਦਿ॥

ਅਯੋਅੰਙੈਸਭੁਜਗੁਆਇਆਕਾਖੈਘੰਙੈਕਾਲੁਭਇਆ॥ਰੀਰੀਲਲੀਪਾਪਕਮਾ
ਣੇਪੜਿਅਵਗਣਗੁਣਵੀਸਰਿਆ॥੧॥ਮਨਐਸਾਲੇਖਾਤੂੰਕੀਪੜਿਆ॥ਲੇਖਾ
ਦੇਣਾਤੇਰੈਸਿਰਿਰਹਿਆ॥੧॥ਰਹਾਉ॥ਸਿਧੰਙਾਇਐਸਿਮਰਹਿਨਾਹੀਨੰਨੈਨਾਤੁਧੁ
ਨਾਮੁਲਇਆ॥ਛਛੈਛੀਜਹਿਅਹਿਨਿਸਿਮੂੜੇਕਿਉਛੂਟਹਿਜਮਿਪਾਕੜਿਆ॥
੨॥ਬਬੈਬੂਝਹਿਨਾਹੀਮੂੜੇਭਰਮਿਭੁਲੇਤੇਰਾਜਨਮੁਗਇਆ॥ਅਣਹੋਦਾਨਾਉਧਰਾ
ਇਓਪਾਧਾਅਵਰਾਕਾਭਾਰੁਤੁਧੁਲਇਆ॥੩॥ਜਜੈਜੋਤਿਹਿਰਿਲਈਤੇਰੀਮੂੜੇ
ਅੰਤਿਗਇਆਪਛੁਤਾਵਹਿਗਾ॥ਏਕੁਸਬਦੁਤੂੰਚੀਨਹਿਨਾਹੀਫਿਰਿਫਿਰਿਜੂਨੀ
ਆਵਹਿਗਾ॥੪॥ਤੁਧੁਸਿਰਿਲਿਖਿਆਸੋਪੜੁਪੰਡਿਤਅਵਰਾਨੋਨਸਿਖਾਲਿਬਿ
ਖਿਆ॥ਪਹਿਲਾਫਾਹਾਪਇਆਪਾਧੇਪਿਛੋਦੇਗਲਿਚਾਟੜਿਆ॥੫॥ਸਸੈਸੰਜ
ਮੁਗਇਓਮੂੜੇਏਕੁਦਾਨੁਤੁਧੁਕੁਥਾਇਲਇਆ॥ਸਾਈਪੁਤ੍ਰੀਜਜਮਾਨਕੀਸਾਤੇਰੀ
ਏਤੁਧਾਨਿਖਾਧੈਤੇਰਾਜਨਮੁਗਇਆ॥੬॥ਮੰਮੈਮਤਿਹਿਰਿਲਈਤੇਰੀਮੂੜੇਹਉਮੈ
ਵਡਾਰੋਗੁਪਇਆ॥ਅੰਤਰਆਤਮੈਬ੍ਰਹਮੁਨਚੀਨ੍ਹਿਆਮਾਇਆਕਾਮੁਹਤਾਜੁਭ

ਭਇਆ॥੭॥ਕਕੈਕਾਮਿਕ੍ਰੋਧਿਭਰਮਿਓਹੁਮੂੜੇਮਮਤਾਲਾਗੇਤੁਧੁਹਰਿਵਿਸਰਿਆ॥ਪੜ
ਹਿਗੁਣਹਿਤੂੰਬਹੁਤੁਪੁਕਾਰਹਿਵਿਣੁਬੂਝੇਤੂੰਡੂਬਿਮੁਆ॥੮॥ਤਤੈਤਾਮਸਿਜਲਿਓਹੁ
ਮੂੜੇਥਥੈਥਾਨਭਰਿਸਟੁਹੋਆ॥ਘਘੈਘਰਿਘਰਿਫਿਰਹਿਤੂੰਮੂੜੇਦਦੈਦਾਨੁਨਤੁਧੁਲ
ਇਆ॥੯॥ਪਪੈਪਾਰਿਨਪਵਹੀਮੂੜੇਪਰਪੰਚਿਤੂੰਪਲਚਿਰਹਿਆ॥ਸਚੈਆਪਿਖੁਆ
ਇਓਹੁਮੂੜੇਇਹੁਸਿਰਿਤੇਰੈਲੇਖੁਪਇਆ॥੧੦॥ਭਭੈਭਵਜਲਿਡੁਬੋਹੁਮੂੜੇਮਾਇਆ
ਵਿਚਿਗਲਤਾਨੁਭਇਆ॥ਗੁਰਪਰਸਾਦੀਏਕੋਜਾਣੈਏਕਘੜੀਮਹਿਪਾਰਿਪਇਆ॥
੧੧॥ਵਵੈਵਾਰੀਆਈਆਮੂੜੇਵਾਸੁਦੇਉਤੁਧੁਵੀਸਰਿਆ॥ਏਹਵੇਲਾਨਲਹਸਹਿਮੂ
ੜੇਫਿਰਿਤੂੰਜਮਕੈਵਸਿਪਇਆ॥੧੨॥ਝਝੈਕਦੇਨਝੂਰਹਿਮੂੜੇਸਤਿਗੁਰਕਾਉਪਦੇ
ਸੁਣਿਤੂੰਵਿਖਾ॥ਸਤਿਗੁਰਬਾਝਹੁਗੁਰੁਨਹੀਕੋਈਨਿਗੁਰੇਕਾਹੈਨਾਉਬੁਰਾ॥੧੩॥ਧ
ਧਾਵਤਵਰਜਿਰਖੁਮੂੜੇਅੰਤਰਿਤੇਰੈਨਿਧਾਨੁਪਇਆ॥ਗੁਰਮੁਖਿਹੋਵਹਿਤਾਹਰਿਰਸੁ
ਪੀਵਹਿਜੁਗਾਜੁਗੰਤਰਿਖਾਹਿਪਇਆ॥੧੪॥ਗਗੈਗੋਬਿਦੁਚਿਤਿਕਰਿਮੂੜੇਗਲੀ
ਕਿਨੈਨਪਾਇਆ॥ਗੁਰਕੇਚਰਨਹਿਰਦੈਵਸਾਇਮੂੜੇਪਿਛਲੇਗੁਨਹਸਭਬਖਸਿਲਇ
ਆ॥੧੫॥ਹਾਹੈਹਰਿਕਥਾਬੂਝੁਤੂੰਮੂੜੇਤਾਸਦਾਸੁਖੁਹੋਈ॥ਮਨਮੁਖਿਪੜਹਿਤੇਤਾਦੁਖੁ
ਲਾਗੈਵਿਣੁਸਤਿਗੁਰਮੁਕਤਿਨਹੋਈ॥੧੬॥ਰਾਰੈਰਾਮੁਚਿਤਿਕਰਿਮੂੜੇਹਿਰਦੈਜਿਨ੍ਹਕੈ
ਰਵਿਰਹਿਆ॥ਗੁਰਪਰਸਾਦੀਜਿਨ੍ਹੀਰਾਮੁਪਛਾਤਾਨਿਰਗੁਣਰਾਮੁਤਿਨ੍ਹੀਬੂਝਿਲਹਿਆ
॥੧੭॥ਤੇਰਾਅੰਤੁਨਜਾਈਲਖਿਆਅਕਥੁਨਜਾਈਹਰਿਕਥਿਆ॥ਨਾਨਕਜਿਨ੍ਹਕਉਸ
ਤਿਗੁਰੁਮਿਲਿਆਤਿਨ੍ਹਕਾਲੇਖਾਨਿਬੜਿਆ॥੧੮॥੧॥੨॥

ਰਾਗੁਆਸਾਛੰਤਮਹਲਾ੧ ਘਰੁ੧

੧ੴਸਤਿਗੁਰਪ੍ਰਸਾਦਿ॥ ॥ਮੁੰਧਜੋਬਨਿਬਾਲੜੀਏਮੇਰਾਪਿਰੁਰਲੀ
ਆਲਾਰਾਮ॥ਧਨਪਿਰਨੇਹੁਘਣਾਰਸਿਪ੍ਰੀਤਿਦਇਆਲਾਰਾਮ॥ਧਨਪਿਰਹਿਮੇਲ
ਹੋਇਸੁਆਮੀਆਪਿਪ੍ਰਭੁਕਿਰਪਾਕਰੇ॥ਸੇਜਾਸੁਹਾਵੀਸੰਗਿਪਿਰਕੈਸਾਤਸਰਅੰਮ੍ਰਿਤ
ਭਰੇ॥ਕਰਿਦਇਆਮਇਆਦਇਆਲਸਾਚੇਸਬਦਿਮਿਲਿਗੁਣਗਾਵਓ॥ਨਾਨ
ਕਾਹਰਿਵਰੁਦੇਖਿਬਿਗਸੀਮੁੰਧਮਨਿਓਮਾਹਓ॥੧॥ਮੁੰਧਸਹਜਿਸਲੋਨੜੀਏਇਕਪ੍ਰੇ

ਮਬਿਨੰਤੀਰਾਮ॥ਮੈਮਨਿਤਨਿਹਰਿਭਾਵੈਪ੍ਰਭਸੰਗਮਿਰਾਤੀਰਾਮ॥ਪ੍ਰਭਪ੍ਰੇਮਿਰਾਤੀਹਰਿਬਿ
ਨੰਤੀਨਾਮਿਹਰਿਕੈਸੁਖਿਵਸੈ॥ਤਉਗੁਣਪਛਾਣਹਿਤਾਪ੍ਰਭੁਜਾਣਹਿਗੁਣਹਵਸਿਅਵ
ਗਣਨਸੈ॥ਤੁਧੁਬਾਝੁਇਕੁਤਿਲੁਰਹਿਨਸਾਕਾਕਹਣਿਸੁਨਣਿਨਧੀਜਏ॥ਨਾਨਕਾਪ੍ਰਿ
ਉਪ੍ਰਿਉਕਰਿਪੁਕਾਰੇਰਸਨਰਸਿਮਨੁਭੀਜਏ॥੨॥ਸਖੀਹੋਸਹੇਲੜੀਹੋਮੇਰਾਪਿਰੁਵਣ
ਜਾਰਾਰਾਮ॥ਹਰਿਨਾਮੁਵਣੰਜੜਿਆਰਸਿਮੋਲਿਅਪਾਰਾਰਾਮ॥ਮੋਲਿਅਮੋਲੋਸਚ
ਘਰਿਢੋਲੋਪ੍ਰਭਭਾਵੈਤਾਮੁੰਧਭਲੀ॥ਇਕਿਸੰਗਿਹਰਿਕੈਕਰਹਿਰਲੀਆਹਉਪੁਕ
ਰੀਦਰਿਖਲੀ॥ਕਰਣਕਾਰਣਸਮਰਥਸ੍ਰੀਧਰਆਪਿਕਾਰਜੁਸਾਰਏ॥ਨਾਨਕਨਦਰੀਧ
ਨਸੋਹਾਗਣਿਸਬਦੁਅਭਸਾਧਾਰਏ॥੩॥ਹਮਘਰਿਸਾਚਾਸੋਹਿਲੜਾਪ੍ਰਭਆਇ
ਅੜੇਮੀਤਾਰਾਮ॥ਰਾਵੇਰੰਗਿਰਾਤੜਿਆਮਨੁਲੀਅੜਾਦੀਤਾਰਾਮ॥ਆਪਣਾਮਨੁਦੀ
ਆਹਰਿਵਰੁਲੀਆਜਿਉਭਾਵੈਤਿਉਰਾਵਏ॥ਤਨੁਮਨੁਪਿਰਆਗੈਸਬਦਿਸਭਾਗੈਘ
ਰਿਅੰਮ੍ਰਿਤਫਲੁਪਾਵਏ॥ਬੁਧਿਪਾਠਿਨਪਾਈਐਬਹੁਚਤੁਰਾਈਐਭਾਇਮਿਲੈਮਨਿ
ਭਾਣੇ॥ਨਾਨਕਠਾਕੁਰਮੀਤਹਮਾਰੇਹਮਨਾਹੀਲੋਕਾਣੇ॥੪॥੧॥ਆਸਾਮਹਲਾ੧
॥ਅਨਹਦੋਅਨਹਦੁਵਾਜੈਰੁਣਝੁਣਕਾਰੇਰਾਮ॥ਮੇਰਾਮਨੋਮੇਰਾਮਨੁਰਾਤਾਲਾਲਪਿਆ
ਰੇਰਾਮ॥ਅਨਦਿਨੁਰਾਤਾਮਨੁਬੈਰਾਗੀਸੁੰਨਮੰਡਲਿਘਰੁਪਾਇਆ॥ਆਦਿਪੁਰਖੁਅਪ
ਰੰਪਰੁਪਿਆਰਾਸਤਿਗੁਰਿਅਲਖੁਲਖਾਇਆ॥ਆਸਣਿਬੈਸਣਿਥਿਰੁਨਾਰਾਇਣੁਤਿ
ਤੁਮਨੁਰਾਤਾਵੀਚਾਰੇ॥ਨਾਨਕਨਾਮਿਰਤੇਬੈਰਾਗੀਅਨਹਦਰੁਣਝੁਣਕਾਰੇ॥੧॥ਤਿਤੁਅ
ਗਮਤਿਤੁਅਗਮਪੁਰੇਕਹੁਕਿਤੁਬਿਧਿਜਾਈਐਰਾਮ॥ਸਚੁਸੰਜਮੋਸਾਰਿਗੁਣਾਗੁਰਸ
ਬਦੁਕਮਾਈਐਰਾਮ॥ਸਚੁਸਬਦੁਕਮਾਈਐਨਿਜਘਰਿਜਾਈਐਪਾਈਐਗੁਣੀਨਿ
ਧਾਨਾ॥ਤਿਤੁਸਾਖਾਮੂਲੁਪਤੁਨਹੀਡਾਲੀਸਿਰਿਸਭਨਾਪਰਧਾਨਾ॥ਜਪੁਤਪੁਕਰਿਕਰਿ
ਸੰਜਮਥਾਕੀਹਠਿਨਿਗ੍ਰਹਿਨਹੀਪਾਈਐ॥ਨਾਨਕਸਹਜਿਮਿਲੇਜਗਜੀਵਨਸਤਿਗੁ
ਰਬੂਝਬੁਝਾਈਐ॥੨॥ਗੁਰੁਸਾਗਰੋਰਤਨਾਗਰੁਤਿਤੁਰਤਨਘਣੇਰੇਰਾਮ॥ਕਰਿਮਜਨੋ
ਸਪਤਸਰੇਮਨਨਿਰਮਲਮੇਰੇਰਾਮ॥ਨਿਰਮਲਜਲਿਨਾਏਜਾਪ੍ਰਭਭਾਏਪੰਚਮਿਲੇਵੀ
ਚਾਰੇ॥ਕਾਮੁਕਰੋਧੁਕਪਟੁਬਿਖਿਆਤਜਿਸਚੁਨਾਮੁਉਰਿਧਾਰੇ॥ਹਉਮੈਲੋਭਲਹਰਿਲ

ਥਥਾਕੇਮਾਏਦੀਨਦਇਆਲਾ॥ਨਾਨਕਗੁਰਸਮਾਨਿਤੀਰਥੁਨਹੀਕੋਈਸਾਚੇਗੁਰਗੋਪਾ
ਲਾ॥੨॥ਹਉਬਨੁਬਨੋਦੇਖਿਰਹੀਤ੍ਰਿਣੁਦੇਖਿਸਬਾਇਆ॥ਤ੍ਰਿਭਵਣੋਤੁਝਹਿਕੀ
ਆਸਭੁਜਗਤੁਸਬਾਇਆ॥ਰਾਮਾ॥ਤੇਰਾਸਭੁਕੀਆਤੂੰਥਿਰੁਥੀਆਤੁਧੁਸਮਾਨਿਕੋਨਾ
ਹੀ॥ਤੂੰਦਾਤਾਸਭਜਾਚਿਕਤੇਰੇਤੁਧੁਬਿਨੁਕਿਸੁਸਾਲਾਹੀ॥ਅਣਮੰਗਿਆਦਾਨੁਦੀਜੈਦਾ
ਤੇਤੇਰੀਭਗਤਿਭਰੇਭੰਡਾਰਾ॥ਰਾਮਨਾਮਬਿਨੁਮੁਕਤਿਨਹੋਈਨਾਨਕੁਕਹੈਵੀਚਾਰਾ॥੪॥
੨॥ਆਸਾਮਹਲਾ੧ ॥ਮੇਰਾਮਨੋਮੇਰਾਮਨੁਰਾਤਾਰਾਮਪਿਆਰੇਰਾਮਾ॥ਸਚੁਸਾਹਿ
ਬੋਆਦਿਪੁਰਖੁਅਪਰੰਪਰੋਧਾਰੇਰਾਮਾ॥ਅਗਮਅਗੋਚਰੁਅਪਰਅਪਾਰਾਪਾਰਬ੍ਰਹਮੁਪ
ਰਧਾਨੋ॥ਆਦਿਜੁਗਾਦੀਹੈਭੀਹੋਸੀਅਵਰੁਝੂਠਾਸਭੁਮਾਨੋ॥ਕਰਮਧਰਮਕੀਸਾਰਨਜਾ
ਣੈਸੁਰਤਿਮੁਕਤਿਕਿਉਪਾਈਐ॥ਨਾਨਕਗੁਰਮੁਖਿਸਬਦਿਪਛਾਣੈਅਹਿਨਿਸਿਨਾਮੁਧਿ
ਆਈਐ॥੧॥ਮੇਰਾਮਨੋਮੇਰਾਮਨੁਮਾਨਿਆਨਾਮੁਸਖਾਈਰਾਮਾ॥ਹਉਮੈਮਮਤਾਮਾਇਆ
ਸੰਗਿਨਜਾਈਰਾਮਾ॥ਮਾਤਾਪਿਤਭਾਈਸੁਤਚਤੁਰਾਈਸੰਗਿਨਸੰਪੈਨਾਰੇ॥ਸਾਇਰਕੀਪੁ
ਤ੍ਰੀਪਰਹਰਿਤਿਆਗੀਚਰਣਤਲੈਵੀਚਾਰੇ॥ਆਦਿਪੁਰਖਿਇਕੁਚਲਤੁਦਿਖਾਇਆ
ਜਹਦੇਖਾਤਹਸੋਈ॥ਨਾਨਕਹਰਿਕੀਭਗਤਿਨਛੋਡਉਸਹਜੇਹੋਇਸੁਹੋਈ॥੨॥ਮੇਰਾ
ਮਨੋਮੇਰਾਮਨੁਨਿਰਮਲੁਸਾਚੁਸਮਾਲੇਰਾਮਾ॥ਅਵਗਣਮੇਟਿਚਲੇਗੁਣਸੰਗਮਨਾਲੇ
ਰਾਮਾ॥ਅਵਗਣਪਰਹਰਿਕਰਣੀਸਾਰੀਦਰਿਸਚੈਸਚਿਆਰੋ॥ਆਵਣੁਜਾਵਣੁ
ਠਾਕਿਰਹਾਏਗੁਰਮੁਖਿਤਤੁਵੀਚਾਰੋ॥ਸਾਜਨੁਮੀਤੁਸੁਜਾਣੁਸਖਾਤੂੰਸਚਿਮਿਲੈਵਡਿ
ਆਈ॥ਨਾਨਕਨਾਮੁਰਤਨੁਪਰਗਾਸਿਆਐਸੀਗੁਰਮਤਿਪਾਈ॥੩॥ਸਚੁਅੰਜਨੋਅੰ
ਜਨੁਸਾਰਿਨਿਰੰਜਨਿਰਾਤਾਰਾਮਾ॥ਮਨਿਤਨਿਰਵਿਰਹਿਆਜਗਜੀਵਨੋਦਾਤਾਰਾਮਾ॥
ਜਗਜੀਵਨੁਦਾਤਾਹਰਿਮਨਿਰਾਤਾਸਹਜਿਮਿਲੈਮੇਲਾਇਆ॥ਸਾਧਸਭਾਸੰਤਾਕੀ
ਸੰਗਤਿਨਦਰਿਪ੍ਰਭੂਸੁਖੁਪਾਇਆ॥ਹਰਿਕੀਭਗਤਿਰਤੇਬੈਰਾਗੀਚੂਕੇਮੋਹਪਿਆ
ਸਾ॥ਨਾਨਕਹਉਮੈਮਾਰਿਪਤੀਣੇਵਿਰਲੇਦਾਸਉਦਾਸਾ॥੪॥੩॥

ਰਾਗੁਆਸਾਮਹਲਾ੧ ਛੰਤ॥ ਘਰੁ੨ ੧ਓਸਤਿਗੁਰਪ੍ਰਸਾਦਿ॥

ਤੂੰਸਭਨੀਥਾਈਜਿਥੈਹਉਜਾਈਸਾਚਾਸਿਰਜਣਹਾਰੁਜੀਉ॥ਸਭਨਾਕਾਦਾਤਾਕਰਮਬਿ

ਧਾਤਾਦੂਖਬਿਸਾਰਣਹਾਰੁਜੀਉ॥ਦੂਖਬਿਸਾਰਣਹਾਰੁਸੁਆਮੀਕੀਤਾਜਾਕਾਹੋਵੈ॥ਕੋਟਕੋਟੰ
ਤਰਪਾਪਾਕੇਰੇਏਕਘੜੀਮਹਿਖੋਵੈ॥ਹੰਸਸਿਹੰਸਾਬਗਸਿਬਗਾਘਟਘਟਕਰੇਬੀਚਾਰੁਜੀ
ਉ॥ਤੂੰਸਭਨੀਥਾਈਜਿਥੈਹਉਜਾਈਸਾਚਾਸਿਰਜਣਹਾਰੁਜੀਉ॥੧॥ਜਿਨਇਕਮਨਿਧਿ
ਆਇਆਤਿਨਸੁਖੁਪਾਇਆਤੇਵਿਰਲੇਸੰਸਾਰਿਜੀਉ॥ਤਿਨਜਮੁਨੇੜਿਨਆਵੈਗੁਰ
ਸਬਦੁਕਮਾਵੈਕਬਹੁਨਆਵਹਿਹਾਰਿਜੀਉ॥ਤੇਕਬਹੁਨਹਾਰਹਿਹਰਿਹਰਿਗੁਣਸਾਰ
ਹਿਤਿਨਜਮੁਨੇੜਿਨਆਵੈ॥ਜੰਮਣੁਮਰਣੁਤਿਨ੍ਹਾਕਾਚੂਕਾਜੋਹਰਿਲਾਗੇਪਾਵੈ॥ਗੁਰਮ
ਤਿਹਰਿਰਸੁਹਰਿਫਲੁਪਾਇਆਹਰਿਹਰਿਨਾਮੁਉਰਧਾਰਿਜੀਉ॥ਜਿਨਇਕਮਨਿਧਿ
ਆਇਆਤਿਨਸੁਖੁਪਾਇਆਤੇਵਿਰਲੇਸੰਸਾਰਿਜੀ॥੨॥ਜਿਨਜਗਤੁਉਪਾਇਆ
ਧੰਧੈਲਾਇਆਤਿਸੈਵਿਟਹੁਕੁਰਬਾਣੁਜੀਉ॥ਤਾਕੀਸੇਵਕਰੀਜੈਲਾਹਾਲੀਜੈਹਰਿ
ਦਰਗਹਪਾਈਐਮਾਣੁਜੀਉ॥ਹਰਿਦਰਗਹਮਾਨੁਸੋਈਜਨੁਪਾਵੈਜੋਨਰੁਏਕੁਪਛਾਣੈ॥
ਓਹੁਨਵਨਿਧਿਪਾਵੈਗੁਰਮਤਿਹਰਿਧਿਆਵੈਨਿਤਹਰਿਗੁਣਆਖਿਵਖਾਣੈ॥ਅਹਿ
ਨਿਸਿਨਾਮੁਤਿਸੈਕਾਲੀਜੋਹਰਿਊਤਮੁਪੁਰਖੁਪਰਧਾਨੁਜੀਉ॥ਜਿਨਿਜਗਤੁਉਪਾਇ
ਆਧੰਧੈਲਾਇਆਹਉਤਿਸੈਵਿਟਹੁਕੁਰਬਾਨੁਜੀਉ॥੩॥ਨਾਮੁਲੈਨਿਸਿਸੋਹਹਿਤਿ
ਨ੍ਹਸੁਖਫਲੁਹੋਵਹਿਮਾਨਹਿਸੇਜਿਣਿਜਾਹਿਜੀਉ॥ਤਿਨਫਲਤੋਟਿਨਆਵੈਜਾਂਤਿ
ਸੁਭਾਵੈਜੇਜੁਗਕੇਤੇਜਾਹਿਜੀਉ॥ਜੇਜੁਗਕੇਤੇਜਾਹਿਸੁਆਮੀਤਿਨਫਲਤੋਟਿਨਆਵੈ
॥ਤਿਨਜਰਾਨਮਰਣਾਨਰਕਿਨਪਰਣਾਜੋਹਰਿਨਾਮੁਧਿਆਵੈ॥ਹਰਿਹਰਿਕਰਹਿਸੁਕ
ਹਿਨਾਹੀਨਾਨਕਪੀੜਨਖਾਹਿਜੀਉ॥ਨਾਮੁਲੈਨਿਸਿਸੋਹਹਿਤਿਨਸੁਖਫਲਹੋਵਹਿਮਾ
ਨਹਿਸੇਜਿਣਿਜਾਹਿਜੀਉ॥੪॥੧॥੪॥

੧ਓਸਤਿਗੁਰਪ੍ਰਸਾਦਿ॥ ਆਸਾਮਹਲਾ੧

ਛੰਤ ਘਰੁ੩ ॥ਤੂੰਸੁਣਿਹਰਿਣਾਕਾਲਿਆਕੀਵਾੜੀਐਰਾਤਾਰਾਮ॥ਬਿਖੁ
ਫਲੁਮੀਠਾਚਾਰਿਦਿਨਫਿਰਿਹੋਵੈਤਾਤਾਰਾਮ॥ਫਿਰਿਹੋਇਤਾਤਾਖਰਾਮਾਤਾਨਾਮਬਿ
ਨੁਪਰਤਾਪਏ॥ਓਹੁਜੇਵਸਾਇਰਦੇਇਲਹਰੀਬਿਜੁਲਜਿਵੈਚਮਕਏ॥ਹਰਿਬਾਝੁ
ਰਾਖਾਕੋਇਨਾਹੀਸੋਇਤੁਝਹਿਬਿਸਾਰਿਆ॥ਸਚੁਕਹੈਨਾਨਕੁਚੇਤਿਰੇਮਨਮਰਹਿਹ

ਰਣਕਾਲਿਆ॥੧॥ਭਵਰੁਫੂਲਿਭਵੰਤਿਆਦੁਖੁਅਤਿਭਾਰੀਰਾਮ॥ਮੈਗੁਰੁਪੂਛਿ
ਆਆਪਣਾਸਾਚਾਬੀਚਾਰੀਰਾਮ॥ਬੀਚਾਰਿਸਤਿਗੁਰੁਮੁਝੈਪੂਛਿਆਭਵਰੁਬੇਲੀ
ਰਾਤਓ॥ਸੂਰਜੁਚੜਿਆਪਿੰਡੁਪੜਿਆਤੇਲੁਤਾਵਣਿਤਾਤਓ॥ਜਮਮਗਿਬਾਧਾਖਾ
ਹਿਚੋਟਾਸਬਦਿਬਿਨੁਬੇਤਾਲਿਆ॥ਸਚੁਕਹੈਨਾਨਕੁਚੇਤਿਰੇਮਨਮਰਹਿਭਵਰਾਕਾ
ਲਿਆ॥੨॥ਮੇਰੇਜੀਅੜਿਆਪਰਦੇਸੀਆਕਿਤੁਪਵਹਿਜੰਜਾਲੇਰਾਮ॥ਸਾਚਾਸਾ
ਹਿਬੁਮਨਿਵਸੈਕੀਫਾਸਹਿਜਮਜਾਲੇਰਾਮ॥ਮਛੁਲੀਵਿਛੁੰਨੀਨੈਣਰੁੰਨੀਜਾਲੁਬਧਿ
ਕਿਪਾਇਆ॥ਸੰਸਾਰੁਮਾਇਆਮੋਹੁਮੀਠਾਅੰਤਿਭਰਮੁਚੁਕਾਇਆ॥ਭਗਤਿਕਰਿ
ਚਿਤੁਲਾਇਹਰਿਸਿਉਛੋਡਿਮਨਹੁਅੰਦੇਸਿਆ॥ਸਚੁਕਹੈਨਾਨਕੁਚੇਤਿਰੇਮਨਜੀ
ਅੜਿਆਪਰਦੇਸੀਆ॥੩॥ਨਦੀਆਵਾਹਵਿਛੁੰਨਿਆਮੇਲਾਸੰਜੋਗੀਰਾਮ॥ਜੁਗੁਜੁ
ਗੁਮੀਠਾਵਿਸੁਭਰੇਕੋਜਾਣੈਜੋਗੀਰਾਮ॥ਕੋਈਸਹਜਿਜਾਣੈਹਰਿਪਛਾਣੈਸਤਿਗੁਰੂਜਿ
ਨਿਚੇਤਿਆ॥ਬਿਨੁਨਾਮਹਰਿਕੇਭਰਮਭੂਲੇਪਚਹਿਮੁਗਧਅਚੇਤਿਆ॥ਹਰਿਨਾਮੁਭ
ਗਤਿਨਰਿਦੈਸਾਚਾਸੇਅੰਤਿਧਾਹੀਰੁੰਨਿਆ॥ਸਚੁਕਹੈਨਾਨਕੁਸਬਦਿਸਾਚੈਮੇਲਿ
ਚਿਰੀਵਿਛੁੰਨਿਆ॥੪॥੧॥੫॥

੧ੴਸਤਿਗੁਰਪ੍ਰਸਾਦਿ॥ ਆਸਾਮਹਲਾ੩

ਛੰਤ॥ ਘਰੁ੧ ॥ਹਮਘਰੇਸਾਚਾਸੋਹਿਲਾਸਾਚੈਸਬਦਿਸੁਹਾਇਆ॥ਰਾਮ॥
ਧਨਪਿਰਮੇਲੁਭਇਆਪ੍ਰਭਿਆਪਿਮਿਲਾਇਆਰਾਮ॥ਪ੍ਰਭਿਆਪਿਮਿਲਾਇਆ
ਸਚੁਮੰਨਿਵਸਾਇਆਕਾਮਣਿਸਹਜੇਮਾਤੀ॥ਗੁਰਸਬਦਿਸੀਗਾਰੀਸਚਿਸਵਾਰੀ
ਸਦਾਰਾਵੇਰੰਗਿਰਾਤੀ॥ਆਪੁਗਵਾਏਹਰਿਵਰੁਪਾਏਤਾਹਰਿਰਸੁਮੰਨਿਵਸਾਇਆ
॥ਕਹੁਨਾਨਕਗੁਰਸਬਦਿਸਵਾਰੀਸਫਲਿਉਜਨਮੁਸਬਾਇਆ॥੧॥ਦੂਜੜੈਕਾ
ਮਣਿਭਰਮਿਭੁਲੀਹਰਿਵਰੁਨਪਾਏਰਾਮ॥ਕਾਮਣਿਗੁਣੁਨਾਹੀਬਿਰਥਾਜਨਮੁਗਵਾਏ
ਰਾਮ॥ਬਿਰਥਾਜਨਮੁਗਵਾਏਮਨਮੁਖਿਇਆਣੀਅਉਗਣਵੰਤੀਝੂਰੇ॥ਆਪ
ਣਾਸਤਿਗੁਰੁਸੇਵਿਸਦਾਸੁਖੁਪਾਇਆਤਾਪਿਰੁਮਿਲਿਆਹਦੂਰੇ॥ਦੇਖਿਪਿਰੁਵਿਗ
ਸੀਅੰਦਰਹੁਸਰਸੀਸਚੈਸਬਦਿਸੁਭਾਏ॥ਨਾਨਕਵਿਣੁਨਾਵੈਕਾਮਣਿਭਰਮਿਭੁਲਾ

ਣੀਮਿਲਿਪ੍ਰੀਤਮਸੁਖੁਪਾਏ॥੨॥ਪਿਰੁਸੰਗਿਕਾਮਣਿਜਾਣਿਆਗੁਰਿਮੇਲਿਮਿਲਾ
ਈਰਾਮ॥ਅੰਤਰਿਸਬਦਿਮਿਲੀਸਹਜੇਤਪਤਿਬੁਝਾਈਰਾਮ॥ਸਬਦਿਤਪਤਿਬੁਝਾ
ਈਅੰਤਰਿਸਾਂਤਿਆਈਸਹਜੇਹਰਿਰਸੁਚਾਖਿਆ॥ਮਿਲਿਪ੍ਰੀਤਮਅਪਣੇਸਦਾ
ਰੰਗੁਮਾਣੇਸਚੈਸਬਦਿਸੁਭਾਖਿਆ॥ਪੜਿਪੜਿਪੰਡਿਤਮੋਨੀਥਾਕੇਭੇਖੀਮੁਕਤਿ
ਨਪਾਈ॥ਨਾਨਕਬਿਨੁਭਗਤੀਜਗੁਬਉਰਾਨਾਸਚੈਸਬਦਿਮਿਲਾਈ॥੩॥ਸਾਧ
ਨਮਨਿਅਨਦੁਭਇਆਹਰਿਜੀਉਮੇਲਿਪਿਆਰੇਰਾਮ॥ਸਾਧਨਹਰਿਕੈਰਸਿਰਸੀ
ਗੁਰਕੈਸਬਦਿਅਪਾਰੇਰਾਮ॥ਸਬਦਿਅਪਾਰੇਮਿਲੇਪਿਆਰੇਸਦਾਗੁਣਸਾਰੇਮ
ਨਿਵਸੇ॥ਸੇਜਸੁਹਾਵੀਜਾਪਿਰਿਰਾਵੀਮਿਲਿਪ੍ਰੀਤਮਅਵਗਣਨਸੇ॥ਜਿਤੁਘਰਿ
ਨਾਮੁਹਰਿਸਦਾਧਿਆਈਐਸੋਹਿਲੜਾਜੁਗਚਾਰੇ॥ਨਾਨਕਨਾਮਿਰਤੇਸਦਾਅਨ
ਦੁਹੈਹਰਿਮਿਲਿਆਕਾਰਜਸਾਰੇ॥੪॥੧॥

੧ੴਸਤਿਗੁਰਪ੍ਰਸਾਦਿ॥ ਆਸਾਮਹਲਾ੩

ਛੰਤ॥ ਘਰੁ੩ ॥ਸਾਜਨਮੇਰੇਪ੍ਰੀਤਮਹੁਤੁਮਸਹਕੀਭਗਤਿਕਰੇਹੋ॥ਗੁਰੁ
ਸੇਵਹੁਸਦਾਆਪਣਾਨਾਮੁਪਦਾਰਥੁਲੇਹੋ॥ਭਗਤਿਕਰਹੁਤੁਮਸਹੈਕੇਰੀਜੋਸਹ
ਪਿਆਰੇਭਾਵਏ॥ਆਪਣਾਭਾਣਾਤੁਮਕਰਹੁਤਾਫਿਰਿਸਹਖੁਸੀਨਆਵਏ॥ਭ
ਗਤਿਭਾਵਇਹੁਮਾਰਗੁਬਿਖੜਾਗੁਰਦੁਆਰੈਕੋਪਾਵਏ॥ਕਹੈਨਾਨਕੁਜਿਸੁਕਰੇਕਿ
ਰਪਾਸੋਹਰਿਭਗਤੀਚਿਤੁਲਾਵਏ॥੧॥ਮੇਰੇਮਨਬੈਰਾਗੀਆਤੂੰਬੈਰਾਗੁਕਰਿਕਿਸੁ
ਦਿਖਾਵਹਿ॥ਹਰਿਸੋਹਿਲਾਤਿਨਸਦਸਦਾਜੋਹਰਿਗੁਣਗਾਵਹਿ॥ਕਰਿਬੈਰਾਗੁਤੂੰ
ਛੋਡਿਪਾਖੰਡੁਸੋਸਹੁਸਭੁਕਿਛੁਜਾਣਏ॥ਜਲਿਥਲਿਮਹੀਅਲਿਏਕੋਸੋਈਗੁਰ
ਮੁਖਿਹੁਕਮੁਪਛਾਣਏ॥ਜਿਨਿਹੁਕਮੁਪਛਾਤਾਹਰੀਕੇਰਾਸੋਈਸਰਬਸੁਖਪਾਵਏ॥
ਇਵਕਹੈਨਾਨਕੁਸੋਬੈਰਾਗੀਅਨਦਿਨੁਹਰਿਲਿਵਲਾਵਏ॥੨॥ਜਹਜਹਮਨਤੂੰ
ਧਾਵਦਾਤਹਤਹਹਰਿਤੇਰੈਨਾਲੇ॥ਮਨਸਿਆਣਪਛੋਡੀਐਗੁਰਕਾਸਬਦੁਸਮਾ
ਲੇ॥ਸਾਥਿਤੇਰੈਸੋਸਹੁਸਦਾਹੈਇਕੁਖਿਨੁਹਰਿਨਾਮੁਸਮਾਲਹੇ॥ਜਨਮਜਨਮਕੇਤੇਰੇ
ਪਾਪਕਟੇਅੰਤਿਪਰਮਪਦੁਪਾਵਹੇ॥ਸਾਚੇਨਾਲਿਤੇਰਾਗੰਢੁਲਾਗੈਗੁਰਮੁਖਿਸਦਾਸ

ਮਲੋ॥ਇਉਕਹੈਨਾਨਕੁਜਾਹਮਨਤੂੰਧਾਵਦਾਤਾਹਰਿਤੇਰੈਸਦਾਨਾਲੇ॥੩॥ਸਤਿਗੁਰਿਮਿ
ਲਿਐਧਾਵਤੁਥੰਮ੍ਹਿਆਨਿਜਘਰਿਵਸਿਆਆਏ॥ਨਾਮੁਵਿਹਾਝੇਨਾਮੁਲਏਨਾਮਿਰਹੇਸਮ
ਏ॥ਧਾਵਤੁਥੰਮ੍ਹਿਆਸਤਿਗੁਰਿਮਿਲਿਐਦਸਵਾਦੁਆਰੁਪਾਇਆ॥ਤਿਥੈਅੰਮ੍ਰਿਤਭੋਜ
ਨੁਸਹਜਧੁਨਿਉਪਜੈਜਿਤੁਸਬਦਿਜਗਤੁਥੰਮ੍ਹਿਰਹਾਇਆ॥ਤਹਅਨੇਕਵਾਜੇਸਦਾਅ
ਨਦੁਹੈਸਚੇਰਹਿਆਸਮਾਏ॥ਇਉਕਹੈਨਾਨਕੁਸਤਿਗੁਰਿਮਿਲਿਐਧਾਵਤੁਥੰਮ੍ਹਿਆਨਿਜ
ਘਰਿਵਸਿਆਆਏ॥੪॥ਮਨਤੂੰਜੋਤਿਸਰੂਪੁਹੈਆਪਣਾਮੂਲੁਪਛਾਣੁ॥ਮਨਹਰਿਜੀ
ਤੇਰੈਨਾਲਿਹੈਗੁਰਮਤੀਰੰਗੁਮਾਣੁ॥ਮੂਲੁਪਛਾਣਹਿਤਾਸਹੁਜਾਣਹਿਮਰਣਜੀਵਣਕੀ
ਸੋਝੀਹੋਈ॥ਗੁਰਪਰਸਾਦੀਏਕੋਜਾਣਹਿਤਾਂਦੂਜਾਭਾਉਨਹੋਈ॥ਮਨਿਸਾਂਤਿਆਈਵ
ਵਧਾਈਤਾਂਹੋਆਪਰਵਾਣੁ॥ਇਉਕਹੈਨਾਨਕੁਮਨਤੂੰਜੋਤਿਸਰੂਪੁਹੈਆਪਣਾਮੂਲੁਪ
ਛਾਣੁ॥੫॥ਮਨਤੂੰਗਾਰਬਿਅਟਿਆਗਾਰਬਿਲਦਿਆਜਾਹਿ॥ਮਾਇਆਮੋਹਣੀ
ਮੋਹਿਆਫਿਰਿਫਿਰਿਜੂਨੀਭਵਾਹਿ॥ਗਾਰਬਿਲਾਗਾਜਾਹਿਮੁਗਧਮਨਅੰਤਿਗਇਆ
ਪਛੁਤਾਵਹੇ॥ਅਹੰਕਾਰੁਤਿਸਨਾਰੋਗੁਲਗਾਬਿਰਥਾਜਨਮੁਗਵਾਵਹੇ॥ਮਨਮੁਖਮੁ
ਧਚੇਤਹਿਨਾਹੀਅਗੈਗਇਆਪਛੁਤਾਵਹੇ॥ਇਉਕਹੈਨਾਨਕੁਮਨਤੂੰਗਾਰਬਿ
ਅਟਿਆਗਾਰਬਿਲਦਿਆਜਾਵਹੇ॥੬॥ਮਨਤੂੰਮਤਮਾਣੁਕਰਹਿਜਿਹਉਕਿਛੁਜਾਣ
ਦਾ॥ਗੁਰਮੁਖਿਨਿਮਾਣਾਹੋਹੁ॥ਅੰਤਰਿਅਗਿਆਨੁਹਉਬੁਧਿਹੈਸਚਸਬਦਿਮਲੁਖੋਹੁ॥
ਹੋਹੁਨਿਮਾਣਾਸਤਿਗੁਰੂਅਗੈਮਤਕਿਛੁਆਪੁਲਖਾਵਹੇ॥ਆਪਣੈਅਹੰਕਾਰਿਜ
ਗਤੁਜਲਿਆਮਤਤੂੰਆਪਣਾਆਪੁਗਵਾਵਹੇ॥ਸਤਿਗੁਰਕੈਭਾਣੈਕਰਹਿਕਾਰ
ਸਤਿਗੁਰਕੈਭਾਣੈਲਾਗਿਰਹੁ॥ਇਉਕਹੈਨਾਨਕੁਆਪੁਛਡਿਸੁਖਪਾਵਹਿਮਨਨਿਮਾ
ਣਾਹੋਇਰਹੁ॥੭॥ਧੰਨੁਸੁਵੇਲਾਜਿਤੁਮੈਸਤਿਗੁਰੁਮਿਲਿਆਸੋਸਹੁਚਿਤਿਆਇਆ
ਮਹਾਅਨੰਦੁਸਹਜੁਭਇਆਮਨਿਤਨਿਸੁਖੁਪਾਇਆ॥ਸੋਸਹੁਚਿਤਿਆਇਆਮੰਨਿ
ਵਸਾਇਆਅਵਗਣਸਭਿਵਿਸਾਰੇ॥ਜਾਤਿਸੁਭਾਣਾਗੁਣਪਰਗਟਹੋਏਸਤਿਗੁਰ
ਆਪਿਸਵਾਰੇ॥ਸੇਜਨਪਰਵਾਣੁਹੋਏਜਿਨ੍ਹੀਇਕੁਨਾਮੁਦਿੜਿਆਦੁਤੀਆਭਾਉਚੁਕ
ਆ॥ਇਉਕਹੈਨਾਨਕੁਧੰਨੁਸੁਵੇਲਾਜਿਤੁਮੈਸਤਿਗੁਰੁਮਿਲਿਆਸੋਸਹੁਚਿਤਿਆਇਆ

ਰ॥ਇਕਿਜੰਤਭਰਮਿਭੁਲੇਤਿਨਿਸਹਿਆਪਿਭੁਲਾਏ॥ਦੂਜੈਭਾਇਫਿਰਹਿਹਉਮੈਕ
ਰਮਕਮਾਏ॥ਤਿਨਿਸਹਿਆਪਿਭੁਲਾਏਕੁਮਾਰਗਿਪਾਏਤਿਨਕਾਕਿਛੁਨਵਸਾਈ॥ਤਿ
ਨਕੀਗਤਿਅਵਗਤਿਤੂੰਹੈਜਾਣਹਿਜਿਨਿਇਹਰਚਨਰਚਾਈ॥ਹੁਕਮੁਤੇਰਾਖਰਾਭਾਰਾ
ਗੁਰਮੁਖਿਕਿਸੈਬੁਝਾਏ॥ਇਉਕਹੈਨਾਨਕੁਕਿਆਜੰਤਵਿਚਾਰੇਜਾਤੁਧੁਭਰਮਿਭੁਲਾਏ॥੩॥
ਸਚੇਮੇਰੇਸਾਹਿਬਾਸਚੀਤੇਰੀਵਡਿਆਈ॥ਤੂੰਪਾਰਬ੍ਰਹਮੁਬੇਅੰਤੁਸੁਆਮੀਤੇਰੀਕੁਦਰਤਿ
ਕਹਣੁਨਜਾਈ॥ਸਚੀਤੇਰੀਵਡਿਆਈਜਾਕਉਤੁਧੁਮੰਨਿਵਸਾਈਸਦਾਤੇਰੇਗੁਣਗਾਵ
ਹੇ॥ਤੇਰੇਗੁਣਗਾਵਹਿਜਾਤੁਧੁਭਾਵਹਿਸਚੇਸਿਉਚਿਤੁਲਾਵਹੇ॥ਜਿਸਨੋਤੂੰਆਪੇਮੇਲ
ਹਿਸੁਗੁਰਮੁਖਿਰਹੈਸਮਾਈ॥ਇਉਕਹੈਨਾਨਕੁਸਚੇਮੇਰੇਸਾਹਿਬਾਸਚੀਤੇਰੀਵਡਿਆਈ॥
੧੦॥੨॥੧॥੫॥੨॥੧॥

ਰਾਗੁਆਸਾਛੰਤਮਹਲਾ੪ ਘਰੁ੧ ੧ੴਸਤਿਗੁਰਪ੍ਰਸਾਦਿ॥

ਜੀਵਨੋਮੈਜੀਵਨੁਪਾਇਆਗੁਰਮੁਖਿਭਾਏਰਾਮ॥ਹਰਿਨਾਮੋਹਰਿਨਾਮੁਦੇਵੈਮੇਰੈਪ੍ਰਾਨਿਵਸਾ
ਏਰਾਮ॥ਹਰਿਹਰਿਨਾਮੁਮੇਰੈਪ੍ਰਾਨਿਵਸਾਏਸਭੁਸੰਸਾਦੂਖੁਗਵਾਇਆ॥ਅਦਿਸਟੁਅਗੋਚਰੁ
ਗੁਰਬਚਨਿਧਿਆਇਆਪਵਿਤ੍ਰਪਰਮਪਦੁਪਾਇਆ॥ਅਨਹਦਧੁਨਿਵਾਜਹਿਨਿਤਵਾ
ਜੇਗਾਈਸਤਿਗੁਰਬਾਣੀ॥ਨਾਨਕਦਾਤਿਕਰੀਪ੍ਰਭਿਦਾਤੈਜੋਤੀਜੋਤਿਸਮਾਣੀ॥੧॥ਮਨਮੁਖਾਮਨ
ਮੁਖਮੁਏਮੇਰੀਕਰਿਮਾਇਆਰਾਮ॥ਖਿਨੁਆਵੈਖਿਨੁਜਾਵੈਦੁਰਗੰਧਮੜੈਚਿਤੁਲਾਇਆਰ
ਮ॥ਲਾਇਆਦੁਰਗੰਧਮੜੈਚਿਤੁਲਾਗਾਜਿਉਰੰਗੁਕਸੁੰਭਦਿਖਾਇਆ॥ਖਿਨੁਪੂਰਬਿਖਿ
ਨੁਪਛਮਿਛਾਏਜਿਉਚਕੁਕੁਮ੍ਹਿਆਰਿਭਵਾਇਆ॥ਦੁਖੁਖਾਵਹਿਦੁਖੁਸੰਚਹਿਭੋਗਹਿਦੁਖ
ਕੀਬਿਰਧਿਵਧਾਈ॥ਨਾਨਕਬਿਖਮੁਸੁਹੇਲਾਤਰੀਐਜਾਆਵੈਗੁਰਸਰਣਾਈ॥੨॥ਮੇਰਾਠਾ
ਕੁਰੋਠਾਕੁਰੁਨੀਕਾਅਗਮਅਥਾਹਾਰਾਮ॥ਹਰਿਪੂਜੀਹਰਿਪੂਜੀਚਾਹੀਮੇਰੇਸਤਿਗੁਰਸਾਹਾਰ
ਾਮ॥ਹਰਿਪੂਜੀਚਾਹੀਨਾਮੁਬਿਸਾਹੀਗੁਣਗਾਵੈਗੁਣਭਾਵੈ॥ਨੀਦਭੂਖਸਭਪਰਹਰਿਤਿਆ
ਗੀਸੁੰਨੇਸੁੰਨਿਸਮਾਵੈ॥ਵਣਜਾਰੇਇਕਭਾਤੀਆਵਹਿਲਾਹਾਹਰਿਨਾਮੁਲੈਜਾਹੇ॥ਨਾਨਕ
ਮਨੁਤਨੁਅਰਪਿਗੁਰਆਗੈਜਿਸੁਪ੍ਰਾਪਤਿਸੋਪਾਏ॥੩॥ਰਤਨਾਰਤਨਪਦਾਰਥਬਹੁਸਾਗ
ਰੁਭਰਿਆਰਾਮ॥ਬਾਣੀਗੁਰਬਾਣੀਲਾਗੇਤਿਨ੍ਹਹਥਿਚੜਿਆਰਾਮ॥ਗੁਰਬਾਣੀਲਾਗੇ

ਤਿਨ੍ਹਹਥਿਚੜਿਆਨਿਰਮੋਲਕੁਰਤਨੁਅਪਾਰਾ॥ਹਰਿਹਰਿਨਾਮੁਅਤੋਲਕੁਪਾਇਆਤੇ
ਰੀਭਗਤਿਭਰੇਭੰਡਾਰਾ॥ਸਮੁੰਦੁਵਿਰੋਲਿਸਰੀਰੁਹਮਦੇਖਿਆਇਕਵਸਤੁਅਨੂਪਦਿ
ਖਾਈ॥ਗੁਰਗੋਵਿੰਦੁਗੋੁਵਿੰਦੁਗੁਰੂਹੈਨਾਨਕਭੇਦੁਨਭਾਈ॥੪॥੧॥ਆਸਾਮਹਲਾ੪
॥ਝਿਮਿਝਿਮੇਝਿਮਿਝਿਮਿਵਰਸੈਅੰਮ੍ਰਿਤਧਾਰਰਾਮ॥ਗੁਰਮੁਖੇਗੁਰਮੁਖਿਨਦਰੀਰਾਮੁ
ਪਿਆਰਾਰਾਮ॥ਰਾਮਨਾਮੁਪਿਆਰਾਜਗਤਨਿਸਤਾਰਾਰਾਮਨਾਮਿਵਡਿਆਈ॥ਕਲਿਜੁਗਿ
ਰਾਮਨਾਮੁਬੋਹਿਥਾਗੁਰਮੁਖਿਪਾਰਿਲਘਾਈ॥ਹਲਤਿਪਲਤਿਰਾਮਨਾਮਿਸੁਹੇਲੇਗੁਰਮੁ
ਕਰਣੀਸਾਰੀ॥ਨਾਨਕਦਾਤਿਦਇਆਕਰਿਦੇਵੈਰਾਮਨਾਮਿਨਿਸਤਾਰੀ॥੧॥ਰਾਮੋਰਾਮਨਾਮੁ
ਜਪਿਆਦੁਖਕਿਲਵਿਖਨਾਸਗਵਾਇਆਰਾਮ॥ਗੁਰਪਰਚੈਗੁਰਪਰਚੈਧਿਆਇਆ
ਹਿਰਦੈਰਾਮੁਰਵਾਇਆਰਾਮ॥ਰਵਿਆਰਾਮੁਹਿਰਦੈਪਰਮਗਤਿਪਾਈਜਾਗੁਰਸਰਣਾ
ਆਏ॥ਲੋਭਵਿਕਾਰਨਾਵਹੁਬਦੀਨਿਕਲੀਜਾਸਤਿਗੁਰਿਨਾਮੁਦਿੜਾਏ॥ਜੀਅਦਾ
ਗੁਰਿਪੂਰੈਦੀਆਰਾਮਨਾਮਿਚਿਤੁਲਾਏ॥ਆਪਿਕ੍ਰਿਪਾਲੁਕ੍ਰਿਪਾਕਰਿਦੇਵੈਨਾਨਕਗੁਰਸ
ਣਾਏ॥੨॥ਬਾਣੀਰਾਮਨਾਮਸੁਣੀਸਿਧਿਕਾਰਜਸਭਿਸੁਹਾਏਰਾਮ॥ਰੋਮੇਰੋਮਿਰੋਮਿਰੋਮੇ
ਗੁਰਮੁਖਿਰਾਮੁਧਿਆਏਰਾਮ॥ਰਾਮਨਾਮੁਧਿਆਏਪਵਿਤੁਹੋਇਆਏਤਿਸੁਰੂਪੁਨਰੇਖਿ
ਆਕਾਈ॥ਰਾਮੋਰਾਮੁਰਵਿਆਘਟਅੰਤਰਿਸਭਤ੍ਰਿਸਨਾਭੂਖਗਵਾਈ॥ਮਨੁਤਨੁਸੀਤ
ਲੁਸੀਗਾਰੁਸਭੁਹੋਆਗੁਰਮਤਿਰਾਮੁਪ੍ਰਗਾਸਾ॥ਨਾਨਕਆਪਿਅਨੁਗ੍ਰਹੁਕੀਆਹਮਦ
ਸਨਿਦਾਸਨਿਦਾਸਾ॥੩॥ਜਿਨੀਰਾਮੋਰਾਮਨਾਮੁਵਿਸਾਰਿਆਸੇਮਨਮੁਖਮੂੜਅਭਾਗੀ
ਰਾਮ॥ਤਿਨਅੰਤਰੇਮੋਹੁਵਿਆਪੈਖਿਨੁਖਿਨੁਮਾਇਆਲਾਗੀਰਾਮ॥ਮਾਇਆਮਲੁਲਾ
ਗੀਮੂੜਭਏਅਭਾਗੀਜਿਨਰਾਮਨਾਮੁਨਹਭਾਇਆ॥ਅਨੇਕਕਰਮਕਰਹਿਅਭਿਮਾ
ਹਰਿਰਾਮੋਨਾਮੁਚੋਰਾਇਆ॥ਮਹਾਬਿਖਮੁਜਮਪੰਥੁਦੁਹੇਲਾਕਾਲੂਖਤਮੋਹਅੰਧਿ
ਰਾ॥ਨਾਨਕਗੁਰਮੁਖਿਨਾਮੁਧਿਆਇਆਤਾਪਾਏਮੋਖਦੁਆਰਾ॥੪॥ਰਾਮੋਰਾਮਨਾਮੁਗੁ
ਰੂਰਾਮੁਗੁਰਮੁਖੇਜਾਣੈਰਾਮ॥ਇਹੁਮਨੂਆਖਿਨੁਊਭਪਇਆਲੀਭਰਮਦਾਇਕਤੁਘ
ਰਿਆਣੈਰਾਮ॥ਮਨੁਇਕਤੁਘਰਿਆਣੈਸਭਗਤਿਮਿਤਿਜਾਣੈਹਰਿਰਾਮੋਨਾਮੁਰਸ
ਏ॥ਜਨਕੀਪੈਜਰਖੈਰਾਮਨਾਮਾਪ੍ਰਹਿਲਾਦਉਧਾਰਿਤਰਾਏ॥ਰਾਮੋਰਾਮੁਰਮੋਰਮੁਊਚ

ਗੁਣਕਹਤਿਆਅੰਤੁਨਪਾਇਆ॥ਨਾਨਕਰਾਮਨਾਮੁਸੁਣਿਭੀਨੇਰਾਮੈਨਾਮਿਸਮਾਇਆ॥
੫॥ਜਿਨਅੰਤਰੇਰਾਮਨਾਮੁਵਸੈਤਿਨਚਿੰਤਾਸਭਗਵਾਇਆਰਾਮ॥ਸਭਿਅਰਥਾਸਭਿਧਰਮਮਿਲੇ
ਮਨਿਚਿੰਦਿਆਸੋਫਲੁਪਾਇਆਰਾਮ॥ਮਨਚਿੰਦਿਆਫਲੁਪਾਇਆਰਾਮਨਾਮੁਧਿਆਇਆ
ਰਾਮਨਾਮਗੁਣਗਾਏ॥ਦੁਰਮਤਿਕਬੁਧਿਗਈਸੁਧਿਹੋਈਰਾਮਨਾਮਿਮਨੁਲਾਏ॥ਸਫਲੁਜਨਮੁਸ
ਰੀਰੁਸਭੁਹੋਆਜਿਤੁਰਾਮਨਾਮੁਪਰਗਾਸਿਆ॥ਨਾਨਕਹਰਿਭਜੁਸਦਾਦਿਨੁਰਾਤੀਗੁਰਮੁਖਿਨਿਜ
ਘਰਿਵਾਸਿਆ॥੬॥ਜਿਨਸਰਧਾਰਾਮਨਾਮਿਲਗੀਤਿਨ੍ਹਦੂਜੈਚਿਤੁਨਲਾਇਆਰਾਮ॥ਜੇਧਰ
ਤੀਸਭਕੰਚਨੁਕਰਿਦੀਜੈਬਿਨੁਨਾਵੈਅਵਰੁਨਭਾਇਆਰਾਮ॥ਰਾਮਨਾਮੁਮਨਿਭਾਇਆਪਰਮ
ਸੁਖੁਪਾਇਆਅੰਤਿਚਲਦਿਆਨਾਲਿਸਖਾਈ॥ਰਾਮਨਾਮਧਨੁਪੂੰਜੀਸੰਚੀਨਾਡੂਬੈਨਾਜਾਈ
॥ਰਾਮਨਾਮੁਇਸੁਜੁਗਮਹਿਤੁਲਹਾਜਮਕਾਲੁਨੇੜਿਨਆਵੈ॥ਨਾਨਕਗੁਰਮੁਖਿਰਾਮੁਪਛਾਤਾ
ਕਰਿਕਿਰਪਾਆਪਿਮਿਲਾਵੈ॥੭॥ਰਾਮੋਰਾਮਨਾਮੁਸਤੇਸਤਿਗੁਰਮੁਖਿਜਾਣਿਆਰਾਮ॥ਸੇਵਕੋ
ਗੁਰਸੇਵਾਲਾਗਾਜਿਨਿਮਨੁਤਨੁਅਰਪਿਚੜਾਇਆਰਾਮ॥ਮਨੁਤਨੁਅਰਪਿਆਬਹੁਤੁਮਨਿਸ
ਰਧਿਆਗੁਰਸੇਵਕਭਾਇਮਿਲਾਏ॥ਦੀਨਾਨਾਥੁਜੀਅਕਾਦਾਤਾਪੂਰੇਗੁਰਤੇਪਾਏ॥ਗੁਰੂਸਿਖੁ
ਸਿਖੁਗੁਰੂਹੈਏਕੋਗੁਰਉਪਦੇਸੁਚਲਾਏ॥ਰਾਮਨਾਮਮੰਤੁਹਿਰਦੈਦੇਵੈਨਾਨਕਮਿਲਣੁਸੁਭਾਏ
॥੮॥੨॥

ੴਸਤਿਗੁਰਪ੍ਰਸਾਦਿ॥ ਆਸਾਛੰਤਮਹਲਾ ੪ ਘਰੁ ੨

ਹਰਿਹਰਿਕਰਤਾਦੂਖਬਿਨਾਸਨੁਪਤਿਤਪਾਵਨੁਹਰਿਨਾਮੁਜੀਉ॥ਹਰਿਸੇਵਾਭਾਈਪਰਮਗ
ਤਿਪਾਈਹਰਿਊਤਮੁਹਰਿਹਰਿਕਾਮੁਜੀਉ॥ਹਰਿਊਤਮੁਕਾਮੁਜਪੀਐਹਰਿਨਾਮੁਹਰਿਜਪੀਐ
ਅਸਥਿਰੁਹੋਵੈ॥ਜਨਮਮਰਣਦੋਵੈਦੁਖਮੇਟੇਸਹਜੇਹੀਸੁਖਿਸੋਵੈ॥ਹਰਿਹਰਿਕਿਰਪਾਧਾਰਹੁ
ਠਾਕੁਰਹਰਿਜਪੀਐਆਤਮਰਾਮੁਜੀਉ॥ਹਰਿਹਰਿਕਰਤਾਦੂਖਬਿਨਾਸਨੁਪਤਿਤਪਾਵਨੁਹਰਿ
ਨਾਮੁਜੀਉ॥੧॥ਹਰਿਨਾਮੁਪਦਾਰਥੁਕਲਿਜੁਗਿਊਤਮੁਹਰਿਜਪੀਐਸਤਿਗੁਰਭਾਇਜੀਉ॥
ਗੁਰਮੁਖਿਹਰਿਪੜੀਐਗੁਰਮੁਖਿਹਰਿਸੁਣੀਐਹਰਿਜਪਤਸੁਣਤਦੁਖੁਜਾਇਜੀਉ॥ਹਰਿ
ਹਰਿਨਾਮੁਜਪਿਆਦੁਖੁਬਿਨਸਿਆਹਰਿਨਾਮੁਪਰਮਸੁਖੁਪਾਇਆ॥ਸਤਿਗੁਰਗਿਆਨੁਬ
ਲਿਆਘਟਿਚਾਨਣੁਅਗਿਆਨੁਅੰਧੇਰੁਗਵਾਇਆ॥ਹਰਿਹਰਿਨਾਮੁਤਿਨੀਆਰਾਧਿਆ

ਜਿਨਮਸਤਕਿਪੁਰਬਿਲਿਖਿਪਾਇਜੀਉ॥ਹਰਿਨਾਮੁਪਦਾਰਥੁਕਲਿਜੁਗਿਊਤਮੁਹਰਿਜਪੀਐ
ਤਿਗੁਰਭਾਇਜੀਉ॥੨॥ਹਰਿਹਰਿਮਨਿਭਾਇਆਪਰਮਸੁਖਪਾਇਆਹਰਿਲਾਹਾਪਦੁਨਿਰਬਾ
ਜੀਉ॥ਹਰਿਪ੍ਰੀਤਿਲਗਾਈਹਰਿਨਾਮੁਸਖਾਈਭ੍ਰਮੁਚੂਕਾਆਵਣੁਜਾਣੁਜੀਉ॥ਆਵਣਜਾ
ਭ੍ਰਮੁਭਉਭਾਗਾਹਰਿਹਰਿਹਰਿਗੁਣਗਾਇਆ॥ਜਨਮਜਨਮਕੇਕਿਲਵਿਖਦੁਖਉਤਰੇਹਰਿ
ਹਰਿਨਾਮਿਸਮਾਇਆ॥ਜਿਨਹਰਿਧਿਆਇਆਧੁਰਿਭਾਗਲਿਖਿਪਾਇਆਤਿਨਸਫਲੁਜ
ਨਮੁਪਰਵਾਣੁਜੀਉ॥ਹਰਿਹਰਿਮਨਿਭਾਇਆਪਰਮਸੁਖਪਾਇਆਹਰਿਲਾਹਾਪਦੁਨਿਰਬਾ
ਣੁਜੀਉ॥੩॥ਜਿਨਹਰਿਮੀਠਲਗਾਨਾਤੇਜਨਪਰਧਾਨਾਤੇਊਤਮਹਰਿਹਰਿਲੋਗਜੀਉ॥
ਹਰਿਨਾਮੁਵਡਾਈਹਰਿਨਾਮੁਸਖਾਈਗੁਰਸਬਦੀਹਰਿਰਸਭੋਗਜੀਉ॥ਹਰਿਰਸਭੋਗਮਹਾ
ਨਿਰਜੋਗਵਡਭਾਗੀਹਰਿਰਸੁਪਾਇਆ॥ਸੇਧੰਨੁਵਡੇਸਤਿਪੁਰਖਾਪੂਰੇਜਿਨਗੁਰਮਤਿਨਾਮੁਧਿ
ਆਇਆ॥ਜਨੁਨਾਨਕੁਰੇਣੁਮੰਗੈਪਗਸਾਧੂਮਨਿਚੂਕਾਸੋਗੁਵਿਜੋਗੁਜੀਉ॥ਜਿਨਹਰਿਮੀਠ
ਲਗਾਨਾਤੇਜਨਪਰਧਾਨਾਤੇਊਤਮਹਰਿਹਰਿਲੋਗਜੀਉ॥੪॥੧॥੩॥ਆਸਾਮਹਲਾ੪
ਸਤਜੁਗਿਸਭੁਸੰਤੋਖਸਰੀਰਾਪਗਚਾਰੇਧਰਮੁਧਿਆਨੁਜੀਉ॥ਮਨਿਤਨਿਹਰਿਗਾਵਹਿਪਰਮ
ਸੁਖੁਪਾਵਹਿਹਰਿਹਿਰਦੈਹਰਿਗੁਣਗਿਆਨੁਜੀਉ॥ਗੁਣਗਿਆਨੁਪਦਾਰਥੁਹਰਿਹਰਿਕਿ
ਰਤਾਰਥੁਸੋਭਾਗੁਰਮੁਖਿਹੋਈ॥ਅੰਤਰਿਬਾਹਰਿਹਰਿਪ੍ਰਭੁਏਕੋਦੂਜਾਅਵਰੁਨਕੋਈ॥ਹਰਿ
ਹਰਿਲਿਵਲਾਈਹਰਿਨਾਮੁਸਖਾਈਹਰਿਦਰਗਹਪਾਵੈਮਾਨੁਜੀਉ॥ਸਤਜੁਗਿਸਭੁਸੰਤੋਖ
ਸਰੀਰਾਪਗਚਾਰੇਧਰਮਧਿਆਨੁਜੀਉ॥੧॥ਤੇਤਾਜੁਗੁਆਇਆਅੰਤਰਿਜੋਰੁਪਾਇਆਜ
ਤੁਸੰਜਮਕਰਮਕਮਾਇਜੀਉ॥ਪਗੁਚਉਥਾਖਿਸਿਆਤ੍ਰੈਪਗਟਿਕਿਆਮਨਿਹਿਰਦੈਕ੍ਰੋਧੁਜ
ਲਾਇਜੀਉ॥ਮਨਿਹਿਰਦੈਕ੍ਰੋਧੁਮਹਾਬਿਸਲੋਧੁਨਿਰਪਧਾਵਹਿਲੜਿਦੁਖੁਪਾਇਆ॥
ਅੰਤਰਿਮਮਤਾਰੋਗੁਲਗਾਨਾਹਉਮੈਅਹੰਕਾਰੁਵਧਾਇਆ॥ਹਰਿਹਰਿਕ੍ਰਿਪਾਧਾਰੀਮੇਰੈਠ
ਕੁਰਿਬਿਖੁਗੁਰਮਤਿਹਰਿਨਾਮਿਲਹਿਜਾਇਜੀਉ॥ਤੇਤਾਜੁਗੁਆਇਆਅੰਤਰਿਜੋਰੁਪਾ
ਇਆਜਤੁਸੰਜਮਕਰਮਕਮਾਇਜੀਉ॥੨॥ਜੁਗੁਦੁਆਪੁਰੁਆਇਆਭਰਮਿਭਰਮਾਇਆ
ਹਰਿਗੋਪੀਕਾਨੁਉਪਾਇਜੀਉ॥ਤਪੁਤਾਪਨਤਾਪਹਿਜਗਪੁੰਨਆਰੰਭਹਿਅਤਿਕਿਰਿਆਕ
ਰਮਕਮਾਇਜੀਉ॥ਕਿਰਿਆਕਰਮਕਮਾਇਆਪਗਦੁਇਖਿਸਿਕਾਇਆਦੁਇਪਗਟਿ

ਟਿਕਾਇਜੀਉ॥ਮਹਾਜੁਧਜੋਧਬਹੁਕੀਨੇਵਿਚਿਹਉਮੈਪਚੈਪਚਾਇਜੀਉ॥ਦੀਨਦਇ
ਆਲਿਗੁਰੁਸਾਧੁਮਿਲਾਇਆਮਿਲਿਸਤਿਗੁਰਮਲੁਲਹਿਜਾਇਜੀਉ॥ਜੁਗੁਦੁਆਪੁਰੁ
ਆਇਆਭਰਮਿਭਰਮਾਇਆਹਰਿਗੋਪੀਕਾਨੁਉਪਾਇਜੀਉ॥੩॥ਕਲਿਜੁਗੁਹਰਿਕੀਆਪ
ਗਤ੍ਰੈਖਿਸਕੀਆਪਗੁਚਉਥਾਟਿਕੈਟਿਕਾਇਜੀਉ॥ਗੁਰਸਬਦੁਕਮਾਇਆਅਉਖਧੁਹਰਿ
ਪਾਇਆਹਰਿਕੀਰਤਿਹਰਿਸਾਂਤਿਪਾਇਜੀਉ॥ਹਰਿਕੀਰਤਿਰੁਤਿਆਈਹਰਿਨਾਮੁਵਡਾ
ਈਹਰਿਹਰਿਨਾਮੁਖੇਤੁਜਮਾਇਆ॥ਕਲਿਜੁਗਿਬੀਜੁਬੀਜੇਬਿਨੁਨਾਵੈਸਭੁਲਾਹਾਮੂਲੁ
ਗਵਾਇਆ॥ਜਨਨਾਨਕਿਗੁਰੁਪੂਰਾਪਾਇਆਮਨਿਹਿਰਦੈਨਾਮੁਲਖਾਇਜੀਉ॥ਕਲਜੁ
ਗੁਹਰਿਕੀਆਪਗਤ੍ਰੈਖਿਸਕੀਆਪਗੁਚਉਥਾਟਿਕੈਟਿਕਾਇਜੀਉ॥੪॥੨॥੪॥ਆ
ਸਾਮਹਲਾ੪ ॥ਹਰਿਕੀਰਤਿਮਨਿਭਾਈਪਰਮਗਤਿਪਾਈਹਰਿਮਨਿਤਨਿਮੀਠਲ
ਗਾਨਜੀਉ॥ਹਰਿਹਰਿਰਸੁਪਾਇਆਗੁਰਮਤਿਹਰਿਧਿਆਇਆਧੁਰਿਮਸਤਕਿਭਾਗੁਪੁ
ਰਾਨਜੀਉ॥ਧੁਰਿਮਸਤਕਿਭਾਗੁਹਰਿਨਾਮਿਸੁਹਾਗੁਹਰਿਨਾਮੈਹਰਿਗੁਣਗਾਇਆ॥ਮ
ਸਤਕਿਮਣੀਪ੍ਰੀਤਿਬਹੁਪ੍ਰਗਟੀਹਰਿਨਾਮੈਹਰਿਸੋਹਾਇਆ॥ਜੋਤੀਜੋਤਿਮਿਲੀਪ੍ਰਭੁ
ਪਾਇਆਮਿਲਿਸਤਿਗੁਰਮਨੂਆਮਾਨਜੀਉ॥ਹਰਿਕੀਰਤਿਮਨਿਭਾਈਪਰਮਗਤਿਪਾਈ
ਹਰਿਮਨਿਤਨਿਮੀਠਲਗਾਨਜੀਉ॥੧॥ਹਰਿਹਰਿਜਸੁਗਾਇਆਪਰਮਪਦੁਪਾਇਆਤੇ
ਊਤਮਜਨਪਰਧਾਨਜੀਉ॥ਤਿਨਹਮਚਰਣਸਰੇਵਹਖਿਨੁਖਿਨੁਪਗਧੋਵਹਜਿਨਹਰਿਮੀ
ਠਲਗਾਨਜੀਉ॥ਹਰਿਮੀਠਾਲਾਇਆਪਰਮਸੁਖਪਾਇਆਮੁਖਿਭਾਗਾਰਤੀਚਾਰੇ॥ਗੁਰ
ਮਤਿਹਰਿਗਾਇਆਹਰਿਹਾਰੁਉਰਿਪਾਇਆਹਰਿਨਾਮਾਕੰਠਿਧਾਰੇ॥ਸਭਏਕਦ੍ਰਿਸਟਿਸ
ਮਤੁਕਰਿਦੇਖੈਸਭੁਆਤਮਰਾਮੁਪਛਾਨਜੀਉ॥ਹਰਿਹਰਿਜਸੁਗਾਇਆਪਰਮਪਦੁਪਾਇ
ਆਤੇਊਤਮਜਨਪਰਧਾਨਜੀਉ॥੨॥ਸਤਸੰਗਤਿਮਨਿਭਾਈਹਰਿਰਸਨਰਸਾਈਵਿਚਿ
ਸੰਗਤਿਹਰਿਰਸੁਹੋਇਜੀਉ॥ਹਰਿਹਰਿਆਰਾਧਿਆਗੁਰਸਬਦਿਵਿਗਾਸਿਆਬੀਜਾਅ
ਵਰੁਨਕੋਇਜੀਉ॥ਅਵਰੁਨਕੋਇਹਰਿਅੰਮ੍ਰਿਤੁਸੋਇਜਿਨਿਪੀਆਸੋਬਿਧਿਜਾਣੈ॥ਧ
ਨੁਧੰਨੁਗੁਰੂਪੂਰਾਪ੍ਰਭੁਪਾਇਆਲਗਿਸੰਗਤਿਨਾਮੁਪਛਾਣੈ॥ਨਾਮੋਸੇਵਿਨਾਮੋਆਰਾਧੈ
ਬਿਨੁਨਾਮੈਅਵਰੁਨਕੋਇਜੀਉ॥ਸਤਸੰਗਤਿਮਨਿਭਾਈਹਰਿਰਸਨਰਸਾਈਵਿਚਿਸੰ

ਗਤਿਹਰਿਗੁਣਹੋਇਜੀਉ॥੩॥ਹਰਿਦਇਆਪ੍ਰਭਧਾਰਹੁਪਾਖਣਹਮਤਾਰਹੁਕਢਿਲੇਵਹੁਸ
ਬਦਿਸੁਭਾਇਜੀਉ॥ਮੋਹਕੀਚੜਿਫਾਥੇਨਿਘਰਤਹਮਜਾਤੇਹਰਿਬਾਂਹਪ੍ਰਭੂਪਕਰਾਇਜੀ
ਉ॥ਪ੍ਰਭਿਬਾਂਹਪਕਰਾਈਊਤਮਮਤਿਪਾਈਗੁਰਚਰਣੀਜਨੁਲਾਗਾ॥ਹਰਿਹਰਿਨਾਮੁਜਪਿ
ਆਆਰਾਧਿਆਮੁਖਿਮਸਤਕਿਭਾਗੁਸਭਾਗਾ॥ਜਨਨਾਨਕਹਰਿਕਿਰਪਾਧਾਰੀਮਨਿਹਰਿ
ਹਰਿਮੀਠਾਲਾਇਜੀਉ॥ਹਰਿਦਇਆਪ੍ਰਭਧਾਰਹੁਪਾਖਣਹਮਤਾਰਹੁਕਢਿਲੇਵਹੁਸ
ਬਦਿਸੁਭਾਇਜੀਉ॥੪॥੩॥੫॥ਆਸਾਮਹਲਾ੪ ॥ਮਨਿਨਾਮੁਜਪਾਨਾਹ
ਰਿਹਰਿਮਨਿਭਾਨਾਹਰਿਭਗਤਜਨਾਮਨਿਚਾਉਜੀਉ॥ਜੋਜਨਮਰਿਜੀਵੇਤਿਨਅੰਮ੍ਰਿਤੁ
ਪੀਵੇਮਨਿਲਾਗਾਗੁਰਮਤਿਭਾਉਜੀਉ॥ਮਨਿਹਰਿਹਰਿਭਾਉਗੁਰੁਕਰੇਪਸਾਉਜੀਵਨ
ਮੁਕਤੁਸੁਖੁਹੋਈ॥ਜੀਵਣਿਮਰਣਿਹਰਿਨਾਮਿਸੁਹੇਲੇਮਨਿਹਰਿਹਰਿਹਿਰਦੈਸੋਈ॥ਮ
ਨਿਹਰਿਹਰਿਵਸਿਆਗੁਰਮਤਿਹਰਿਰਸਿਆਹਰਿਹਰਿਰਸਗਟਾਕਪੀਆਉਜੀਉ॥ਮ
ਨਿਨਾਮੁਜਪਾਨਾਹਰਿਹਰਿਮਨਿਭਾਨਾਹਰਿਭਗਤਜਨਾਮਨਿਚਾਉਜੀਉ॥੧॥ਜਗਿਮਰਣੁ
ਨਭਾਇਆਨਿਤਆਪੁਲੁਕਾਇਆਮਤਜਮੁਪਕਰੈਲੈਜਾਇਜੀਉ॥ਹਰਿਅੰਤਰਿ
ਬਾਹਰਿਹਰਿਪ੍ਰਭੁਏਕੋਇਹੁਜੀਅੜਾਰਖਿਆਨਜਾਇਜੀਉ॥ਕਿਉਜੀਉਰਖੀਜੈਹ
ਰਿਵਸਤੁਲੋੜੀਜੈਜਿਸਕੀਵਸਤੁਸੋਲੈਜਾਇਜੀਉ॥ਮਨਮੁਖਕਰਣਪਲਾਵਕਰਿਭਰ
ਮੇਸਭਿਅਉਖਧਦਾਰੂਲਾਇਜੀਉ॥ਜਿਸਕੀਵਸਤੁਪ੍ਰਭੁਲਏਸੁਆਮੀਜਨਉਬਰੇ
ਸਬਦੁਕਮਾਇਜੀਉ॥ਜਗਿਮਰਣੁਨਭਾਇਆਨਿਤਆਪੁਲੁਕਾਇਆਮਤਜਮੁਪ
ਕਰੈਲੈਜਾਇਜੀਉ॥੨॥ਧੁਰਿਮਰਣੁਲਿਖਾਇਆਗੁਰਮੁਖਿਸੋਹਾਇਆਜਨਉਬਰੇਹਰਿ
ਹਰਿਧਿਆਨਿਜੀਉ॥ਹਰਿਸੋਭਾਪਾਈਹਰਿਨਾਮਿਵਡਿਆਈਹਰਿਦਰਗਹਪੈਧੇਜਾਨਿ
ਜੀਉ॥ਹਰਿਦਰਗਹਪੈਧੇਹਰਿਨਾਮੈਸੀਧੇਹਰਿਨਾਮੈਤੇਸੁਖੁਪਾਇਆ॥ਜਨਮਮਰਣਦੋਵੈ
ਦੁਖਮੇਟੇਹਰਿਰਾਮੈਨਾਮਿਸਮਾਇਆ॥ਹਰਿਜਨਪ੍ਰਭੁਰਲਿਏਕੋਹੋਏਹਰਿਜਨਪ੍ਰਭੁਏਕਸ
ਮਾਨਿਜੀਉ॥ਧੁਰਿਮਰਣੁਲਿਖਾਇਆਗੁਰਮੁਖਿਸੋਹਾਇਆਜਨਉਬਰੇਹਰਿਹਰਿਧਿ
ਆਨਿਜੀਉ॥੩॥ਜਗੁਉਪਜੈਬਿਨਸੈਬਿਨਸਿਬਿਨਾਸੈਲਗਿਗੁਰਮੁਖਿਅਸਥਿਰੁਹੋ
ਇਜੀਉ॥ਗੁਰੁਮੰਤ੍ਰੁਦ੍ਰਿੜਾਏਹਰਿਰਸਕਿਰਸਾਏਹਰਿਅੰਮ੍ਰਿਤੁਹਰਿਮੁਖਿਚੋਇਜੀਉ॥

ਹਰਿਅੰਮ੍ਰਿਤਰਸੁਪਾਇਆਮੁਆਜੀਵਾਇਆਫਿਰਿਬਾਹੁੜਿਮਰਣੁਨਹੋਈ॥ਹਰਿਹਰਿਨਾ
ਮੁਅਮਰਪਦੁਪਾਇਆਹਰਿਨਾਮਿਸਮਾਵੈਸੋਈ॥ਜਨਨਾਨਕਨਾਮੁਅਧਾਰੁਟੇਕਹੈਬਿਨੁਨਾਵੈ
ਅਵਰੁਨਕੋਇਜੀਉ॥ਜਗੁਉਪਜੈਬਿਨਸੈਬਿਨਸਿਬਿਨਾਸੈਲਗਿਗੁਰਮੁਖਿਅਸਥਿਰੁ
ਹੋਇਜੀਉ॥੪॥੪॥੬॥ਆਸਾਮਹਲਾ੪ ਛੰਤ ॥ਵਡਾਮੇਰਾਗੋਵਿੰਦੁਅਗਮ
ਅਗੋਚਰੁਆਦਿਨਿਰੰਜਨੁਨਿਰੰਕਾਰੁਜੀਉ॥ਤਾਕੀਗਤਿਕਹੀਨਜਾਈਅਮਿਤਿਵਡਿਆ
ਈਮੇਰਾਗੋਵਿੰਦੁਅਲਖਅਪਾਰਜੀਉ॥ਗੋਵਿੰਦੁਅਲਖਅਪਾਰੁਅਪਰੰਪਰੁਆਪੁ
ਆਪਣਾਜਾਣੈ॥ਕਿਆਇਹਜੰਤਵਿਚਾਰੇਕਹੀਅਹਿਜੋਤੁਧੁਆਖਿਵਖਾਣੈ॥ਜਿਸ
ਨੋਨਦਰਿਕਰਹਿਤੂੰਅਪਣੀਸੋਗੁਰਮੁਖਿਕਰੇਵੀਚਾਰੁਜੀਉ॥ਵਡਾਮੇਰਾਗੋਵਿੰਦੁਅਗ
ਮਅਗੋਚਰੁਆਦਿਨਿਰੰਜਨੁਨਿਰੰਕਾਰੁਜੀਉ॥੧॥ਤੂੰਆਦਿਪੁਰਖੁਅਪਰੰਪਰੁਕਰਤਾ
ਤੇਰਾਪਾਰੁਨਪਾਇਆਜਾਇਜੀਉ॥ਤੂੰਘਟਘਟਅੰਤਰਿਸਰਬਨਿਰੰਤਰਿਸਭਮਹਿਰ
ਹਿਆਸਮਾਇਜੀਉ॥ਘਟਅੰਤਰਿਪਾਰਬ੍ਰਹਮੁਪਰਮੇਸਰੁਤਾਕਾਅੰਤੁਨਪਾਇਆ॥
ਤਿਸੁਰੂਪੁਨਰੇਖਅਦਿਸਟੁਅਗੋਚਰੁਗੁਰਮੁਖਿਅਲਖੁਲਖਾਇਆ॥ਸਦਾਅਨੰਦਿ
ਰਹੈਦਿਨੁਰਾਤੀਸਹਜੇਨਾਮਿਸਮਾਇਜੀਉ॥ਤੂੰਆਦਿਪੁਰਖੁਅਪਰੰਪਰੁਕਰਤਾਤੇਰਾਪਾ
ਰੁਨਪਾਇਆਜਾਇਜੀਉ॥੨॥ਤੂੰਸਤਿਪਰਮੇਸਰੁਸਦਾਅਬਿਨਾਸੀਹਰਿਹਰਿਗੁਣੀ
ਨਿਧਾਨੁਜੀਉ॥ਹਰਿਹਰਿਪ੍ਰਭੁਏਕੋਅਵਰੁਨਕੋਈਤੂੰਆਪੇਪੁਰਖੁਸੁਜਾਨੁਜੀਉ॥ਪੁਰ
ਖੁਸੁਜਾਨੁਤੂੰਪਰਧਾਨੁਤੁਧੁਜੇਵਡੁਅਵਰੁਨਕੋਈ॥ਤੇਰਾਸਬਦੁਸਭੁਤੂੰਹੈਵਰਤਹਿਤੂੰ
ਆਪੇਕਰਹਿਸੁਹੋਈ॥ਹਰਿਸਭਮਹਿਰਵਿਆਏਕੋਸੋਈਗੁਰਮੁਖਿਲਖਿਆਹਰਿਨਾਮੁ
ਜੀਉ॥ਤੂੰਸਤਿਪਰਮੇਸਰੁਸਦਾਅਬਿਨਾਸੀਹਰਿਹਰਿਗੁਣੀਨਿਧਾਨੁਜੀਉ॥੩॥ਸਭੁ
ਤੂੰਹੈਕਰਤਾਸਭਤੇਰੀਵਡਿਆਈਜਿਉਭਾਵੈਤਿਵੈਚਲਾਇਜੀਉ॥ਤੁਧੁਆਪੇਭਾ
ਵੈਤਿਵੈਚਲਾਵਹਿਸਭਤੇਰੈਸਬਦਿਸਮਾਇਜੀਉ॥ਸਭਸਬਦਿਸਮਾਵੈਜਾਂਤੁਧੁਭਾ
ਵੈਤੇਰੈਸਬਦਿਵਡਿਆਈ॥ਗੁਰਮੁਖਿਬੁਧਿਪਾਈਐਆਪੁਗਵਾਈਐਸਬਦੇਰ
ਹਿਆਸਮਾਈ॥ਤੇਰਾਸਬਦੁਅਗੋਚਰੁਗੁਰਮੁਖਿਪਾਈਐਨਾਨਕਨਾਮਿਸਮਾਇਜੀਉ॥
ਸਭੁਤੂੰਹੈਕਰਤਾਸਭਤੇਰੀਵਡਿਆਈਜਿਉਭਾਵੈਤਿਵੈਚਲਾਇਜੀਉ॥੪॥੫॥੧॥

੧ਓ ਸਤਿਗੁਰਪ੍ਰਸਾਦਿ॥

ਆਸਾਮਹਲਾ੪ ਛੰਤ ਘਰੁ੪

ਹਰਿਅੰਮ੍ਰਿਤਭਿੰਨੇਲੋਇਣਾਮਨੁਪ੍ਰੇਮਿਰਤੰਨਾਰਾਮਰਾਜੇ॥ਮਨੁਰਾਮਿਕਸਵਟੀਲਾਇ
ਆਕੰਚਨੁਸੋਵਿੰਨਾ॥ਗੁਰਮੁਖਿਰੰਗਿਚਲੂਲਿਆਮੇਰਾਮਨੁਤਨੋਭਿੰਨਾ॥ਜਨੁਨਾਨਕੁ
ਮੁਸਕਿਝਕੋਲਿਆਸਭੁਜਨਮੁਧਨੁਧੰਨਾ॥੧॥ਹਰਿਪ੍ਰੇਮਬਾਣੀਮਨੁਮਾਰਿਆਅਣੀਆ
ਲੇਅਣੀਆਰਾਮਰਾਜੇ॥ਜਿਸੁਲਾਗੀਪੀਰਪਿਰੰਮਕੀਸੋਜਾਣੈਜਰੀਆ॥ਜੀਵਨਮੁ
ਕਤਿਸੋਆਖੀਐਮਰਿਜੀਵੈਮਰੀਆ॥ਜਨਨਾਨਕਸਤਿਗੁਰੁਮੇਲਿਹਰਿਜਗੁਦੁਤਰੁ
ਤਰੀਆ॥੨॥ਹਮਮੂਰਖਮੁਗਧਸਰਣਾਗਤੀਮਿਲੁਗੋਵਿੰਦਰੰਗਾਰਾਮਰਾਜੇ॥ਗੁਰਿ
ਪੂਰੈਹਰਿਪਾਇਆਹਰਿਭਗਤਿਇਕਮੰਗਾ॥ਮੇਰਾਮਨੁਤਨੁਸਬਦਿਵਿਗਾਸਿਆਜਪਿ
ਅਨਤਤਰੰਗਾ॥ਮਿਲਿਸੰਤਜਨਾਹਰਿਪਾਇਆਨਾਨਕਸਤਸੰਗਾ॥੩॥ਦੀਨਦਇ
ਆਲਸੁਣਿਬੇਨਤੀਹਰਿਪ੍ਰਭਹਰਿਰਾਇਆਰਾਮਰਾਜੇ॥ਹਉਮਾਗਉਸਰਣਿਹਰਿ
ਨਾਮਕੀਹਰਿਹਰਿਮੁਖਿਪਾਇਆ॥ਭਗਤਿਵਛਲੁਹਰਿਬਿਰਦੁਹੈਹਰਿਲਾਜਰਖਾ
ਇਆ॥ਜਨੁਨਾਨਕੁਸਰਣਾਗਤੀਹਰਿਨਾਮਿਤਰਾਇਆ॥੪॥੧॥੮॥ਆਸਾਮਹਲਾ
੪ ॥ਗੁਰਮੁਖਿਢੂੰਢਿਢੂਢੇਦਿਆਹਰਿਸਜਣੁਲਧਾਰਾਮਰਾਜੇ॥ਕੰਚਨਕਾਇ
ਆਕੋਟਗੜਿਵਿਚਿਹਰਿਹਰਿਸਿਧਾ॥ਹਰਿਹਰਿਹੀਰਾਰਤਨੁਹੈਮੇਰਾਮਨੁਤਨੁਵਿਧਾ
॥ਧੁਰਿਭਾਗਵਡੇਹਰਿਪਾਇਆਨਾਨਕਰਸਿਗੁਧਾ॥੧॥ਪੰਥੁਦਸਾਵਾਨਿਤਖੜੀਮੁੰ
ਧਜੋਬਨਿਬਾਲੀਰਾਮਰਾਜੇ॥ਹਰਿਹਰਿਨਾਮੁਚੇਤਾਇਗੁਰਹਰਿਮਾਰਗਿਚਾਲੀ॥
ਮੇਰੈਮਨਿਤਨਿਨਾਮੁਆਧਾਰੁਹੈਹਉਮੈਬਿਖੁਜਾਲੀ॥ਜਨਨਾਨਕਸਤਿਗੁਰੁਮੇਲਿ
ਹਰਿਹਰਿਮਿਲਿਆਬਨਵਾਲੀ॥੨॥ਗੁਰਮੁਖਿਪਿਆਰੇਆਇਮਿਲੁਮੈਚਿਰੀਵਿ
ਛੁੰਨੇਰਾਮਰਾਜੇ॥ਮੇਰਾਮਨੁਤਨੁਬਹੁਤੁਬੈਰਾਗਿਆਹਰਿਨੈਣਰਸਿਭਿੰਨੇ॥ਮੈਹਰਿਪ੍ਰ
ਭੁਪਿਆਰਾਦਸਿਗੁਰੂਮਿਲਿਹਰਿਮਨੁਮੰਨੇ॥ਹਉਮੂਰਖੁਕਾਰੈਲਾਈਆਨਾਨਕਹ
ਰਿਕੰਮੇ॥੩॥ਗੁਰਅੰਮ੍ਰਿਤਭਿੰਨੀਦੇਹੁਰੀਅੰਮ੍ਰਿਤੁਬੁਰਕੇਰਾਮਰਾਜੇ॥ਜਿਨਾਗੁਰ
ਬਾਣੀਮਨਿਭਾਈਆਅੰਮ੍ਰਿਤਿਛਕਿਛਕੇ॥ਗੁਰਤੁਠੈਹਰਿਪਾਇਆਚੂਕੇਧ
ਕਧਕੇ॥ਹਰਿਜਨੁਹਰਿਹਰਿਹੋਇਆਨਾਨਕੁਹਰਿਇਕੇ॥੪॥੨॥੯॥ਆਸ

ਮਹਲਾ ੪ ॥ਹਰਿਅੰਮ੍ਰਿਤਭਗਤਿਭੰਡਾਰਹੈਗੁਰਸਤਿਗੁਰਪਾਸੇਰਾਮਰਾਜੇ॥ਗੁਰੁਸਤਿਗੁਰੁਸ
ਚਾਸਾਹੁਹੈਸਿਖਦੇਇਹਰਿਰਾਸੇ॥ਧਨੁਧੰਨੁਵਣਜਾਰਾਵਣਜੁਹੈਗੁਰੁਸਾਹੁਸਾਬਾਸੇ॥ਜਨੁਨਾਨਕੁਗੁ
ਰੁਤਿਨੀਪਾਇਆਜਿਨਧੁਰਿਲਿਖਤੁਲਿਲਾਟਿਲਿਖਾਸੇ॥੧॥ਸਚੁਸਾਹੁਹਮਾਰਾਤੂੰਧਣੀਸਭੁ
ਜਗਤੁਵਣਜਾਰਾਰਾਮਰਾਜੇ॥ਸਭਭਾਂਡੇਤੁਧੈਸਾਜਿਆਵਿਚਿਵਸਤੁਹਰਿਥਾਰਾ॥ਜੋਪਾਵ
ਹਿਭਾਂਡੇਵਿਚਿਵਸਤੁਸਾਨਿਕਲੈਕਿਆਕੋਈਕਰੇਵੇਚਾਰਾ॥ਜਨਨਾਨਕਕਉਹਰਿਬਖਸਿ
ਆਹਰਿਭਗਤਿਭੰਡਾਰਾ॥੨॥ਹਮਕਿਆਗੁਣਤੇਰੇਵਿਥਰਹਸੁਆਮੀਤੂੰਅਪਰਅਪਾਰੋ
ਰਾਮਰਾਜੇ॥ਹਰਿਨਾਮੁਸਾਲਾਹਹਦਿਨੁਰਾਤਿਏਹਾਆਸਅਧਾਰੋ॥ਹਮਮੂਰਖਕਿਛੂਅਨਜਾ
ਣਾਕਿਵਪਾਵਹਪਾਰੋ॥ਜਨੁਨਾਨਕੁਹਰਿਕਾਦਾਸੁਹੈਹਰਿਦਾਸਪਨਿਹਾਰੋ॥੩॥ਜਿਉਭਾ
ਵੈਤਿਉਰਖਿਲੈਹਮਸਰਣਿਪ੍ਰਭਆਏਰਾਮਰਾਜੇ॥ਹਮਭੂਲਿਵਿਗਾੜਹਦਿਨਸੁਰਾਤਿਹਰਿ
ਲਾਜਰਖਾਏ॥ਹਮਬਾਰਿਕਤੂੰਗੁਰੁਪਿਤਾਹੈਦੇਮਤਿਸਮਝਾਏ॥ਜਨੁਨਾਨਕੁਦਾਸੁਹਰਿਕਾਂਢਿ
ਆਹਰਿਪੈਜਰਖਾਏ॥੪॥੩॥੧੦॥ਆਸਾਮਹਲਾ ੪ ॥ਜਿਨਮਸਤਕਿਧੁਰਿਹਰਿਲਿ
ਖਿਆਤਿਨਾਸਤਿਗੁਰੁਮਿਲਿਆਰਾਮਰਾਜੇ॥ਅਗਿਆਨੁਅੰਧੇਰਾਕਟਿਆਗੁਰਗਿਆਨੁਘ
ਟਿਬਲਿਆ॥ਹਰਿਲਧਾਰਤਨੁਪਦਾਰਥੋਫਿਰਿਬਹੁੜਿਨਚਲਿਆ॥ਜਨਨਾਨਕਨਾਮੁ
ਅਰਾਧਿਆਆਰਾਧਿਹਰਿਮਿਲਿਆ॥੧॥ਜਿਨੀਐਸਾਹਰਿਨਾਮੁਨਚੇਤਿਓਸੇਕਾਹੇਜਗਿ
ਆਏਰਾਮਰਾਜੇ॥ਇਹੁਮਾਣਸਜਨਮੁਦੁਲੰਭੁਹੈਨਾਮਬਿਨਾਬਿਰਥਾਸਭੁਜਾਏ॥ਹੁਣਿਵਤੈ
ਹਰਿਨਾਮੁਨਬੀਜਿਓਅਗੈਭੁਖਾਕਿਆਖਾਏ॥ਮਨਮੁਖਾਨੋਫਿਰਿਜਨਮੁਹੈਨਾਨਕਹਰਿਭਾਏ
॥੨॥ਤੂੰਹਰਿਤੇਰਾਸਭੁਕੋਸਭਿਤੁਧੁਉਪਾਏਰਾਮਰਾਜੇ॥ਕਿਛੁਹਾਥਿਕਿਸੈਦੈਕਿਛੁਨਾਹੀਸਭਿ
ਚਲਹਿਚਲਾਏ॥ਜਿਨਤੂੰਮੇਲਹਿਪਿਆਰੇਸੇਤੁਧੁਮਿਲਹਿਜੋਹਰਿਮਨਿਭਾਏ॥ਜਨਨਾਨ
ਕਸਤਿਗੁਰੁਭੇਟਿਆਹਰਿਨਾਮਿਤਰਾਏ॥੩॥ਕੋਈਗਾਵੈਰਾਗੀਨਾਦੀਬੇਦੀਬਹੁਭਾਤਿ
ਕਰਿਨਹੀਹਰਿਹਰਿਭੀਜੈਰਾਮਰਾਜੇ॥ਜਿਨਾਅੰਤਰਿਕਪਟੁਵਿਕਾਰੁਹੈਤਿਨਾਰੋਇਕਿਆ
ਕੀਜੈ॥ਹਰਿਕਰਤਾਸਭੁਕਿਛੁਜਾਣਦਾਸਿਰਿਰੋਗਹਥੁਦੀਜੈ॥ਜਿਨਾਨਾਨਕਗੁਰਮੁਖਿ
ਹਿਰਦਾਸੁਧੁਹੈਹਰਿਭਗਤਿਹਰਿਲੀਜੈ॥੪॥੪॥੧੧॥ਆਸਾਮਹਲਾ ੪ ॥
ਜਿਨਅੰਤਰਿਹਰਿਹਰਿਪ੍ਰੀਤਿਹੈਤੇਜਨਸੁਘੜਸਿਆਣੇਰਾਮਰਾਜੇ॥ਜੇਬਾਹਰਹੁਭੁਲਿ

ਚੁਕਿਬੋਲਦੇਭੀਖਰੇਹਰਿਭਾਣੇ॥ਹਰਿਸੰਤਾਨੋਹੋਰੁਥਾਉਨਾਹੀਹਰਿਮਾਣੁਨਿਮਾਣੇ॥ਜਨਨਾ
ਕਨਾਮੁਦੀਬਾਣੁਹੈਹਰਿਤਾਣੁਸਤਾਣੇ॥੧॥ਜਿਥੈਜਾਇਬਹੈਮੇਰਾਸਤਿਗੁਰੂਸੋਥਾਨੁਸੁਹਾਵ
ਰਾਮਰਾਜੇ॥ਗੁਰਸਿਖੀਸੋਥਾਨੁਭਾਲਿਆਲੈਧੂਰਿਮੁਖਿਲਾਵਾ॥ਗੁਰਸਿਖਾਕੀਘਾਲਥ
ਇਪਈਜਿਨਹਰਿਨਾਮੁਧਿਆਵਾ॥ਜਿਨਨਾਨਕੁਸਤਿਗੁਰੁਪੂਜਿਆਤਿਨਹਰਿਪੂਜਕਰ
ਵਾ॥੨॥ਗੁਰਸਿਖਾਮਨਿਹਰਿਪ੍ਰੀਤਿਹੈਹਰਿਨਾਮਹਰਿਤੇਰੀਰਾਮਰਾਜੇ॥ਕਰਿਸੇਵਹਿਪੂਰਾਸ
ਤਿਗੁਰੂਭੁਖਜਾਇਲਹਿਮੇਰੀ॥ਗੁਰਸਿਖਾਕੀਭੁਖਸਭਗਈਤਿਨਪਿਛੈਹੋਰਖਾਇਘਨੇ
ਰੀ॥ਜਨਨਾਨਕਹਰਿਪੁੰਨੁਬੀਜਿਆਫਿਰਿਤੋਟਿਨਆਵੈਹਰਿਪੁੰਨਕੇਰੀ॥੩॥ਗੁਰਸਿਖਾ
ਨਿਵਾਧਾਈਆ॥ਜਿਨਮੇਰਾਸਤਿਗੁਰੂਡਿਠਾਰਾਮਰਾਜੇ॥ਕੋਈਕਰਿਗਲਸੁਣਾਵੈਹਰਿਨਾਮ
ਕੀਸੋਲਗੈਗੁਰਸਿਖਾਮਨਿਮਿਠਾ॥ਹਰਿਦਰਗਹਗੁਰਸਿਖਪੈਨਾਈਅਹਿਜਿਨਾਮੇਰਾਸਤਿ
ਗੁਰੁਤੁਠਾ॥ਜਨਨਾਨਕੁਹਰਿਹਰਿਹੋਇਆਹਰਿਹਰਿਮਨਿਵੁਠਾ॥੪॥੫॥੧੨॥ਆਸਾਮ
ਹਲਾ੪ ॥ਜਿਨਾਭੇਟਿਆਮੇਰਾਪੂਰਾਸਤਿਗੁਰੂਤਿਨਹਰਿਨਾਮੁਦ੍ਰਿੜਾਵੈਰਾਮਰਾਜੇ॥
ਤਿਸਕੀਤ੍ਰਿਸਨਾਭੁਖਸਭਉਤਰੈਜੋਹਰਿਨਾਮੁਧਿਆਵੈ॥ਜੋਹਰਿਹਰਿਨਾਮੁਧਿਆਇਦੇਤਿ
ਨਜਮੁਨੇੜਿਨਆਵੈ॥ਜਨਨਾਨਕਕਉਹਰਿਕ੍ਰਿਪਾਕਰਿਨਿਤਜਪੈਹਰਿਨਾਮੁਹਰਿਨਾਮਿਤਰਾਵੈ
॥੧॥ਜਿਨੀਗੁਰਮੁਖਿਨਾਮੁਧਿਆਇਆਤਿਨਾਫਿਰਿਬਿਘਨੁਨਹੋਈਰਾਮਰਾਜੇ॥ਜਿਨੀਸ
ਤਿਗੁਰੁਪੁਰਖੁਮਨਾਇਆਤਿਨਪੂਜੇਸਭੁਕੋਈ॥ਜਿਨੀਸਤਿਗੁਰੁਪਿਆਰਾਸੇਵਿਆਤਿਨਾਸੁ
ਖੁਸਦਹੋਈ॥ਜਿਨਾਨਾਨਕੁਸਤਿਗੁਰੁਭੇਟਿਆਤਿਨਾਮਿਲਿਆਹਰਿਸੋਈ॥੨॥ਜਿਨਾਅੰਤ
ਰਿਗੁਰਮੁਖਿਪ੍ਰੀਤਿਹੈਤਿਨਹਰਿਰਖਣਹਾਰਾਰਾਮਰਾਜੇ॥ਤਿਨਕੀਨਿੰਦਾਕੋਈਕਿਆਕਰੇਜਿ
ਹਰਿਨਾਮੁਪਿਆਰਾ॥ਜਿਨਹਰਿਸੇਤੀਮਨੁਮਾਨਿਆਸਭਦੁਸਟਝਖਮਾਰਾ॥ਜਨਨਾਨਕਨਾਮੁ
ਧਿਆਇਆਹਰਿਰਖਣਹਾਰਾ॥੩॥ਹਰਿਜੁਗੁਜੁਗੁਭਗਤਉਪਾਇਆਪੈਜਰਖਦਾਅ
ਇਆਰਾਮਰਾਜੇ॥ਹਰਣਾਖਸੁਦੁਸਟੁਹਰਿਮਾਰਿਆਪ੍ਰਹਲਾਦੁਤਰਾਇਆ॥ਅਹੰਕਾ
ਰੀਆਨਿੰਦਕਾਪਿਠਿਦੇਇਨਾਮਦੇਉਮੁਖਿਲਾਇਆ॥ਜਨਨਾਨਕਐਸਾਹਰਿਸੇਵਿਆਅੰ
ਤਿਲਏਛਡਾਇਆ॥੪॥੬॥੧੩॥

ਆਸਾਮਹਲਾ੪ ਛੰਤ ਘਰੁ੫ ੴਸਤਿਗੁਰਪ੍ਰਸਾਦਿ॥

ਮੇਰੇਮਨਪਰਦੇਸੀਵੇਪਿਆਰੇਆਉਘਰੇ॥ਹਰਿਗੁਰੂਮਿਲਾਵਹੁਮੇਰੇਪਿਆਰੇਘਰਿਵਸੈਹਰੇ
ਰੰਗਿਰਲੀਆਮਾਣਹੁਮੇਰੇਪਿਆਰੇਹਰਿਕਿਰਪਾਕਰੇ॥ਗੁਰੁਨਾਨਕੁਤੁਠਾਮੇਰੇਪਿਆਰੇਮੇਲੇ
ਹਰੇ॥੧॥ਮੈਪ੍ਰੇਮੁਨਚਾਖਿਆਮੇਰੇਪਿਆਰੇਭਾਉਕਰੇ॥ਮਨਿਤ੍ਰਿਸਨਾਨਬੁਝੀਮੇਰੇਪਿਆਰੇਨਿਤ
ਆਸਕਰੇ॥ਨਿਤਜੋਬਨੁਜਾਵੈਮੇਰੇਪਿਆਰੇਜਮੁਸਾਸਹਿਰੇ॥ਭਾਗਮਣੀਸੋਹਾਗਣਿਮੇਰੇ
ਪਿਆਰੇਨਾਨਕਹਰਿਉਰਿਧਾਰੇ॥੨॥ਪਿਰਰਤਿਅੜੇਮੈਡੇਲੋਇਣਮੇਰੇਪਿਆਰੇਚਾਤ੍ਰਿ
ਕਬੂੰਦਜਿਵੈ॥ਮਨੁਸੀਤਲੁਹੋਆਮੇਰੇਪਿਆਰੇਹਰਿਬੂੰਦਪੀਵੈ॥ਤਨਿਬਿਰਹੁਜਗਾਵੈਮੇ
ਰੇਪਿਆਰੇਨੀਦਨਪਵੈਕਿਵੈ॥ਹਰਿਸਜਣੁਲਧਾਮੈਰੇਪਿਆਰੇਨਾਨਕਗੁਰੂਲਿਵੈ॥੩॥
ਚੜਿਚੇਤੁਬਸੰਤੁਮੇਰੇਪਿਆਰੇਭਲੀਅਰੁਤੇ॥ਪਿਰਬਾਝੜਿਅਹੁਮੇਰੇਪਿਆਰੇਆਂਗ
ਣਿਧੂੜਿਲੁਤੇ॥ਮਨਿਆਸਉਡੀਣੀਮੇਰੇਪਿਆਰੇਦੁਇਨੈਨਜੁਤੇ॥ਗੁਰੁਨਾਨਕੁਦੇਖਿਵਿ
ਗਸੀਮੇਰੇਪਿਆਰੇਜਿਉਮਾਤਸੁਤੇ॥੪॥ਹਰਿਕੀਆਕਥਾਕਹਾਣੀਆਮੇਰੇਪਿਆਰੇਸਤਿ
ਗੁਰੂਸੁਣਾਈਆ॥ਗੁਰਵਿਟੜਿਅਹੁਹਉਘੋਲੀਮੇਰੇਪਿਆਰੇਜਿਨਿਹਰਿਮੇਲਾਈਆ
॥ਸਭਿਆਸਾਹਰਿਪੂਰੀਆਮੇਰੇਪਿਆਰੇਮਨਿਚਿੰਦਿਅੜਾਫਲੁਪਾਇਆ॥ਹਰਿਤੁਠੜਾ
ਮੇਰੇਪਿਆਰੇਜਨੁਨਾਨਕੁਨਾਮਿਸਮਾਇਆ॥੫॥ਪਿਆਰੇਹਰਿਬਿਨੁਪ੍ਰੇਮੁਨਖੇਲਸਾ॥ਕਿਉ
ਪਾਈਗੁਰੁਜਿਤੁਲਗਿਪਿਆਰਾਦੇਖਸਾ॥ਹਰਿਦਾਤੜੇਮੇਲਿਗੁਰੂਮੁਖਿਗੁਰਮੁਖਿਮੇਲਸਾ
॥ਗੁਰੁਨਾਨਕੁਪਾਇਆਮੇਰੇਪਿਆਰੇਧੁਰਿਮਸਤਕਿਲੇਖੁਸਾ॥੬॥੧॥੧੪॥੨੧॥

ੴਸਤਿਗੁਰਪ੍ਰਸਾਦਿ॥ ਰਾਗੁਆਸਾਮਹਲਾ੫ ਛੰਤ ਘਰੁ੧

ਅਨੰਦੋਅਨਦੁਘਣਾਮੈਸੋਪ੍ਰਭੁਡੀਠਾਰਾਮ॥ਚਾਖਿਅੜਾਚਾਖਿਅੜਾਮੈਹਰਿਰਸੁਮੀਠਾਰਾਮ॥
ਹਰਿਰਸੁਮੀਠਾਮਨਮਹਿਵੂਠਾਸਤਿਗੁਰੁਤੂਠਾਸਹਜੁਭਇਆ॥ਗ੍ਰਿਹੁਵਸਿਆਇਆਮੰਗਲੁ
ਗਾਇਆਪੰਚਦੁਸਟਓਇਭਾਗਿਗਇਆ॥ਸੀਤਲਆਘਾਣੇਅੰਮ੍ਰਿਤਬਾਣੇਸਾਜਨਸੰ
ਤਬਸੀਠਾ॥ਕਹੁਨਾਨਕਹਰਿਸਿਉਮਨੁਮਾਨਿਆਸੋਪ੍ਰਭੁਨੈਣੀਡੀਠਾ॥੧॥ਸੋਹਿਅੜੇਸੋਹਿਅ
ੜੇਮੇਰੇਬੰਕਦੁਆਰੇਰਾਮ॥ਪਾਹੁਨੜੇਪਾਹੁਨੜੇਮੇਰੇਸੰਤਪਿਆਰੇਰਾਮ॥ਸੰਤਪਿਆਰੇਕਾਰਜ
ਸਾਰੇਨਮਸਕਾਰਕਰਿਲਗੇਸੇਵਾ॥ਆਪੇਜਾਞੀਆਪੇਮਾਞੀਆਪਿਸੁਆਮੀਆਪਿਦੇਵਾ

॥ਆਪਣਾਕਾਰਜੁਆਪਿਸਵਾਰੇਆਪੇਧਾਰਨਧਾਰੇ॥ਕਹੁਨਾਨਕਸਹੁਘਰਮਹਿਬੈਠਾਸੋਹੇਬੰਕ
ਦੁਆਰੇ॥੨॥ਨਵਨਿਧੇਨਉਨਿਧੇਮੇਰੇਘਰਮਹਿਆਈਰਾਮ॥ਸਭੁਕਿਛੁਮੈਸਭੁਕਿਛੁਪਾਇ
ਆਨਾਮੁਧਿਆਈਰਾਮ॥ਨਾਮੁਧਿਆਈਸਦਾਸਖਾਈਸਹਜਸੁਭਾਈਗੋਵਿੰਦਾ॥ਗਣਤ
ਮਿਟਾਈਚੂਕੀਧਾਈਕਦੇਨਵਿਆਪੈਮਨਚਿੰਦਾ॥ਗੋਵਿੰਦਗਾਜੇਅਨਹਦਵਾਜੇਅਚਰ
ਜਸੋਭਬਣਾਈ॥ਕਹੁਨਾਨਕਪਿਰੁਮੇਰੈਸੰਗੇਤਾਮੈਨਵਨਿਧਿਪਾਈ॥੩॥ਸਰਸਿਅੜੇ
ਸਰਸਿਅੜੇਮੇਰੇਭਾਈਸਭਮੀਤਾਰਾਮ॥ਬਿਖਮੋਬਿਖਮੁਅਖਾੜਾਮੈਗੁਰਮਿਲਿਜੀਤਾਰਾ
ਮ॥ਗੁਰਮਿਲਿਜੀਤਾਹਰਿਹਰਿਕੀਤਾਤੂਟੀਭੀਤਾਭਰਮਗੜਾ॥ਪਾਇਆਖਜਾਨਾਬਹੁਤੁਨਿ
ਧਾਨਾਸਾਣਥਮੇਰੀਆਪਿਖੜਾ॥ਸੋਈਸੁਗਿਆਨਾਸੋਪਰਧਾਨਾਜੋਪ੍ਰਭਿਅਪਨਾਕੀਤਾ॥
ਕਹੁਨਾਨਕਜਾਂਵਲਿਸੁਆਮੀਤਾਸਰਸੇਭਾਈਮੀਤਾ॥੪॥੧॥ਆਸਾਮਹਲਾ੫ ॥
ਅਕਥਾਹਰਿਅਕਥਕਥਾਕਿਛੁਜਾਇਨਜਾਣੀਰਾਮ॥ਸੁਰਿਨਰਸੁਰਿਨਰਮੁਨਿਜਨਸਹ
ਜਿਵਖਾਣੀਰਾਮ॥ਸਹਜੇਵਖਾਣੀਅਮਿਉਬਾਣੀਚਰਣਕਮਲਰੰਗੁਲਾਇਆ॥
ਜਪਿਏਕੁਅਲਖੁਪ੍ਰਭੁਨਿਰੰਜਨੁਮਨਚਿੰਦਿਆਫਲੁਪਾਇਆ॥ਤਜਿਮਾਨੁਮੋਹੁਵਿਕਾ
ਰੁਦੂਜਾਜੋਤੀਜੋਤਿਸਮਾਣੀ॥ਬਿਨਵੰਤਿਨਾਨਕਗੁਰਪ੍ਰਸਾਦੀਸਦਾਹਰਿਰੰਗੁਮਾਣੀ॥੧
॥ਹਰਿਸੰਤਾਹਰਿਸੰਤਸਜਨਮੇਰੇਮੀਤਸਹਾਈਰਾਮ॥ਵਡਭਾਗੀਵਡਭਾਗੀਸਤਸੰਗਤਿ
ਪਾਈਰਾਮ॥ਵਡਭਾਗੀਪਾਏਨਾਮੁਧਿਆਏਲਾਥੇਦੂਖਸੰਤਾਪੈ॥ਗੁਰਚਰਣੀਲਾਗੇਭ੍ਰਮਭ
ਉਭਾਗੇਆਪੁਮਿਟਾਇਆਆਪੈ॥ਕਰਿਕਿਰਪਾਮੇਲੇਪ੍ਰਭਿਅਪੁਨੈਵਿਛੁੜਿਕਤਹਿਨ
ਜਾਈ॥ਬਿਨਵੰਤਿਨਾਨਕਦਾਸੁਤੇਰਾਸਦਾਹਰਿਸਰਣਾਈ॥੨॥ਹਰਿਦਰੇਹਰਿਦਰਿਸੋ
ਹਨਿਤੇਰੇਭਗਤਪਿਆਰੇਰਾਮ॥ਵਾਰੀਤਿਨਵਾਰੀਜਾਵਾਸਦਬਲਿਹਾਰੇਰਾਮ॥ਸਦਬ
ਲਿਹਾਰੇਕਰਿਨਮਸਕਾਰੇਜਿਨਭੇਟਤਪ੍ਰਭੁਜਾਤਾ॥ਘਟਿਘਟਿਰਵਿਰਹਿਆਸਭਥਾਈ
ਪੂਰਨਪੁਰਖੁਬਿਧਾਤਾ॥ਗੁਰੁਪੂਰਾਪਾਇਆਨਾਮੁਧਿਆਇਆਜੂਐਜਨਮੁਨਹਾਰੇ॥
॥ਬਿਨਵੰਤਿਨਾਨਕਸਰਣਿਤੇਰੀਰਾਖੁਕਿਰਪਾਧਾਰੇ॥੩॥ਬੇਅੰਤਾਬੇਅੰਤਗੁਣਤੇਰੇਕੇ
ਤਕਗਾਵਾਰਾਮ॥ਤੇਰੇਚਰਣਾਤੇਰੇਚਰਣਧੂੜਿਵਡਭਾਗੀਪਾਵਾਰਾਮ॥ਹਰਿਧੂੜੀ
ਨਾਈਐਮੈਲੁਗਵਾਈਐਜਨਮਮਰਣਦੁਖਲਾਥੇ॥ਅੰਤਰਿਬਾਹਰਿਸਦਾਹਦੂਰੇਪਰ

ਮੇਸਰੁਪ੍ਰਭੁਸਾਥੇ॥ਮਿਟੇਦੂਖਕਲਿਆਣਕੀਰਤਨਬਹੁੜਿਜੋਨਿਨਪਾਵਾ॥ਬਿਨਵੰਤਿ
ਨਾਨਕਗੁਰਸਰਣਿਤਰੀਐਆਪਣੇਪ੍ਰਭਭਾਵਾ॥੪॥੨॥
ਆਸਾਛੰਤਮਹਲਾ੫ ਘਰੁ੪ ੴਸਤਿਗੁਰਪ੍ਰਸਾਦਿ॥
ਹਰਿਚਰਨਕਮਲਮਨੁਬੇਧਿਆਕਿਛੁਆਨਨਮੀਠਾਰਾਮਰਾਜੇ॥ਮਿਲਿਸੰਤਸੰਗਤਿਆ
ਰਾਧਿਆਹਰਿਘਟਿਘਟੇਡੀਠਾਰਾਮਰਾਜੇ॥ਹਰਿਘਟਿਘਟੇਡੀਠਾਅੰਮ੍ਰਿਤੋਵੂਠਾਜ
ਨਮਮਰਨਦੁਖਨਾਠੇ॥ਗੁਣਨਿਧਿਗਾਇਆਸਭਦੂਖਮਿਟਾਇਆਹਉਮੈਬਿਨਸੀਗਾ
ਠੇ॥ਪ੍ਰਿਉਸਹਜਸੁਭਾਈਛੋਡਿਨਜਾਈਮਨਿਲਾਗਾਰੰਗੁਮਜੀਠਾ॥ਹਰਿਨਾਨਕਬੇਧੇਚ
ਰਨਕਮਲਕਿਛੁਆਨਨਮੀਠਾ॥੧॥ਜਿਉਰਾਤੀਜਲਿਮਾਛੁਲੀਤਿਉਰਾਮਰਸਿਮਾ
ਤੇਰਾਮਰਾਜੇ॥ਗੁਰਪੂਰੈਉਪਦੇਸਿਆਜੀਵਨਗਤਿਭਾਤੇਰਾਮਰਾਜੇ॥ਜੀਵਨਗਤਿਸੁ
ਆਮੀਅੰਤਰਜਾਮੀਆਪਿਲੀਏਲੜਿਲਾਏ॥ਹਰਿਰਤਨਪਦਾਰਥੋਪਰਗਟੋਪੂਰਨੋ
ਛੋਡਿਨਕਤਹੂਜਾਏ॥ਪ੍ਰਭੁਸੁਘਰਸਰੂਪੁਸੁਜਾਨੁਸੁਆਮੀਤਾਕੀਮਿਟੈਨਦਾਤੇ॥ਜਲਸੰ
ਗਿਰਾਤੀਮਾਛੁਲੀਨਾਨਕਹਰਿਮਾਤੇ॥੨॥ਚਾਤ੍ਰਿਕੁਜਾਚੈਬੂੰਦਜਿਉਹਰਿਪ੍ਰਾਨਅਧਾ
ਰਾਰਾਮਰਾਜੇ॥ਮਾਲੁਖਜੀਨਾਸੁਤਭ੍ਰਾਤਮੀਤਸਭਹੂੰਤੇਪਿਆਰਾਰਾਮਰਾਜੇ॥ਸਭਹੂੰ
ਤੇਪਿਆਰਾਪੁਰਖੁਨਿਰਾਰਾਤਾਕੀਗਤਿਨਹੀਜਾਣੀਐ॥ਹਰਿਸਾਸਿਗਿਰਾਸਿਨਬਿਸ
ਰੈਕਬਹੂੰਗੁਰਸਬਦੀਰੰਗੁਮਾਣੀਐ॥ਪ੍ਰਭੁਪੁਰਖੁਜਗਜੀਵਨੋਸੰਤਰਸੁਪੀਵਨੋਜ
ਪਿਭਰਮਮੋਹਦੁਖਡਾਰਾ॥ਚਾਤ੍ਰਿਕੁਜਾਚੈਬੂੰਦਜਿਉਨਾਨਕਹਰਿਪਿਆਰਾ॥੩॥ਮਿ
ਲੇਨਰਾਇਣਆਪਣੇਮਾਨੋਰਥੋਪੂਰਾਰਾਮਰਾਜੇ॥ਢਾਠੀਭੀਤਿਭਰੰਮਕੀਭੇਟਤਗੁਰੁਸੂਰਾ
ਰਾਮਰਾਜੇ॥ਪੂਰਨਗੁਰਪਾਏਪੁਰਬਿਲਿਖਾਏਸਭਨਿਧਿਦੀਨਦਇਆਲਾ॥ਆਦਿ
ਮਧਿਅੰਤਿਪ੍ਰਭੁਸੋਈਸੁੰਦਰਗੁਰਗੋਪਾਲਾ॥ਸੂਖਸਹਜਆਨੰਦਘਨੇਰੇਪਤਿਤ
ਪਾਵਨਸਾਧੂਧੂਰਾ॥ਹਰਿਮਿਲੇਨਰਾਇਣਨਾਨਕਾਮਾਨੋਰਥੋਪੂਰਾ॥੪॥੧॥੩॥
ਆਸਾਮਹਲਾ੫ ਛੰਤ ਘਰੁ੬
ੴਸਤਿਗੁਰਪ੍ਰਸਾਦਿ॥ ਸਲੋਕੁ॥ ॥ਜਾਕਉਭ
ਏਕ੍ਰਿਪਾਲਪ੍ਰਭਹਰਿਹਰਿਸੇਈਜਪਾਤ॥ਨਾਨਕਪ੍ਰੀਤਿਲਗੀਤਿਨਰਾਮਸਿਉਭੇਟਤ

ਤਸਾਧਸੰਗਾਤ॥੧॥ਛੰਤੁ॥ ॥ਜਲਦੁਧਨਿਆਈਰੀਤਿਅਬਦੁਧਆਚਨਹੀਮਨਐਸੀ
ਪ੍ਰੀਤਿਹਰੇ॥ਅਬਉਰਝਿਓਅਲਿਕਮਲੇਹਬਾਸਨਮਾਹਿਮਗਨਇਕੁਖਿਨੁਭੀਨਾਹਿਟਰੈ
ਖਿਨੁਨਾਹਿਟਰੀਐਪ੍ਰੀਤਿਹਰੀਐਸੀਗਾਰਹਭਿਰਸਅਰਪੀਐ॥ਜਹਦੂਖੁਸੁਣੀਐਜਮਪੰਥੁ
ਭਣੀਐਤਹਸਾਧਸੰਗਿਨਡਰਪੀਐ॥ਕਰਿਕੀਰਤਿਗੋਵਿੰਦਗੁਣੀਐਸਗਲਪ੍ਰਾਛਤਦੁ
ਖਹਰੇ॥ਕਹੁਨਾਨਕਛੰਤਗੋਵਿੰਦਹਰਿਕੇਮਨਹਰਿਸਿਉਨੇਹੁਕਰੇਹੁਐਸੀਮਨਪ੍ਰੀਤਿਹਰੇ॥੧
॥ਜੈਸੀਮਛੁਲੀਨੀਰਇਕੁਖਿਨੁਭੀਨਾਧੀਰੇਮਨਐਸਾਨੇਹੁਕਰੇਹੁ॥ਜੈਸੀਚਾਤ੍ਰਿਕਪਿਆਸ
ਖਿਨੁਖਿਨੁਬੂੰਦਚਵੈਬਰਸੁਸੁਹਾਵੇਮੇਹੁ॥ਹਰਿਪ੍ਰੀਤਿਕਰੀਜੈਇਹੁਮਨੁਦੀਜੈਅਤਿਲਾਈ
ਐਚਿਤੁਮੁਰਾਰੀ॥ਮਾਨੁਨਕੀਜੈਸਰਣਿਪਰੀਜੈਦਰਸਨਕਉਬਲਿਹਾਰੀ॥ਗੁਰਸੁਪ੍ਰਸੰ
ਮਿਲੁਨਾਹਵਿਛੁੜੇਧਨਦੇਦੀਸਾਚੁਸਨੇਹਾ॥ਕਹੁਨਾਨਕਛੰਤਅਨੰਤਠਾਕੁਰਕੇਹਰਿਸਿਉ
ਕੀਜੈਨੇਹਾ॥ਮਨਐਸਾਨੇਹੁਕਰੇਹੁ॥੨॥ਚਕਵੀਸੂਰਸਨੇਹੁਚਿਤਵੈਆਸਘਣੀਕਦਿਦਿ
ਨੀਅਰੁਦੇਖੀਐ॥ਕੋਕਿਲਅੰਬਪਰੀਤਿਚਵੈਸੁਹਾਵੀਆ॥ਮਨਹਰਿਰੰਗੁਕੀਜੀਐ॥ਹ
ਰਿਪ੍ਰੀਤਿਕਰੀਜੈਮਾਨੁਨਕੀਜੈਇਕਰਾਤੀਕੇਹਭਿਪਾਹੁਣਿਆ॥ਅਬਕਿਆਰੰਗੁਲਾਇਓ
ਮੋਹੁਰਚਾਇਓਨਾਗੇਆਵਣਜਾਵਣਿਆ॥ਥਿਰੁਸਾਧੂਸਰਣੀਪੜੀਐਚਰਣੀਅਬ
ਟੂਟਸਿਮੋਹੁਜੁਕਿਤੀਐ॥ਕਹੁਨਾਨਕਛੰਤਦਇਆਲਪੁਰਖਕੇਮਨਹਰਿਲਾਇਪਰੀ
ਤਿਕਬਦਿਨੀਅਰੁਦੇਖੀਐ॥੩॥ਨਿਸਿਕੁਰੰਕਜੈਸੇਨਾਦਸੁਣਿਸ੍ਰਵਣੀਹੀਉਡਿਐਮ
ਨਐਸੀਪ੍ਰੀਤਿਕੀਜੈ॥ਜੈਸੀਤਰੁਣਿਭਤਾਰਉਰਝੀਪਿਰਹਿਸਿਵੈਇਹੁਮਨੁਲਾਲਦੀ
ਜੈ॥ਮਨੁਲਾਲਹਿਦੀਜੈਭੋਗਕਰੀਜੈਹਭਿਖੁਸੀਆਰੰਗਮਾਣੇ॥ਪਿਰੁਅਪਨਾਪਾਇਆਰੰ
ਗੁਲਾਲੁਬਣਾਇਆਅਤਿਮਿਲਿਓਮਿਤ੍ਰਚਿਰਾਣੇ॥ਗੁਰੁਥੀਆਸਾਖੀਤਾਡਿਠਮੁਆ
ਖੀਪਿਰਜੇਹਾਅਵਰੁਨਦੀਸੈ॥ਕਹੁਨਾਨਕਛੰਤਦਇਆਲਮੋਹਨਕੇਮਨਹਰਿਚਰਣ
ਗਹੀਜੈਐਸੀਮਨਪ੍ਰੀਤਿਕੀਜੈ॥੪॥੧॥੪॥ਆਸਾਮਹਲਾ ੫ ਸਲੋਕੁ
ਬਨੁਬਨੁਫਿਰਤੀਖੋਜਤੀਹਾਰੀਬਹੁਅਵਗਾਹਿ॥ਨਾਨਕਭੇਟੇਸਾਧਜਬਹਰਿਪਾਇ
ਆਮਨਮਾਹਿ॥੧॥ਛੰਤੁ॥ ॥ਜਾਕਉਖੋਜਹਿਅਸੰਖਮੁਨੀਅਨੇਕਤਪੇ॥ਬ੍ਰਹਮੇ
ਕੋਟਿਅਰਾਧਹਿਗਿਆਨੀਜਾਪਜਪੇ॥ਜਪਤਾਪਸੰਜਮਕਿਰਿਆਪੂਜਾਅਨਿਕਸੋਧ

ਬੰਦਨਾ॥ਕਰਿਗਵਨੁਬਸੁਧਾਤੀਰਥਹਮਜਨੁਮਿਲਨਕਉਨਿਰੰਜਨਾ॥ਮਾਨੁਖਬਨੁਤਿਨੁਪ
ਸੂਪੰਖੀਸਗਲਤੁਝਹਿਅਰਾਧਤੇ॥ਦਇਆਲਲਾਲਗੋਬਿੰਦਨਾਨਕਮਿਲੁਸਾਧਸੰਗ
ਤਿਹੋਇਗਤੇ॥੧॥ਕੋਟਿਬਿਸਨਅਵਤਾਰਸੰਕਰਜਟਾਧਾਰ॥ਚਾਹਹਿਤੁਝਹਿਦਇਆਰ
ਮਨਿਤਨਿਰੁਚਅਪਾਰ॥ਅਪਾਰਅਗਮਗੋਬਿੰਦਠਾਕੁਰਸਗਲਪੂਰਕਪ੍ਰਭਧਨੀ॥ਸੁਰਸਿ
ਧਗਣਗੰਧਰਬਧਿਆਵਹਿਜਖਕਿੰਨਰਗੁਣਭਨੀ॥ਕੋਟਿਇੰਦ੍ਰਅਨੇਕਦੇਵਾਜਪਤਸੁ
ਆਮੀਜੈਜੈਕਾਰ॥ਅਨਾਥਨਾਥਦਇਆਲਨਾਨਕਸਾਧਸੰਗਤਿਮਿਲਿਉਧਾਰ॥੨॥ਕੋ
ਟਿਦੇਵੀਜਾਕਉਸੇਵਹਿਲਖਿਮੀਅਨਿਕਭਾਤਿ॥ਗੁਪਤਪ੍ਰਗਟਜਾਕਉਅਰਾਧਹਿਪਉ
ਣਪਾਣੀਦਿਨਸੁਰਾਤਿ॥ਨਖਿਅਤ੍ਰਸਸੀਅਰਸੂਰਧਿਆਵਹਿਬਸੁਧਗਗਨਾਗਾਵਏ
॥ਸਗਲਖਾਣੀਸਗਲਬਾਣੀਸਦਾਸਦਾਧਿਆਵਏ॥ਸਿਮ੍ਰਿਤਿਪੁਰਾਣਚਤੁਰਬੇਦ
ਹਖਟੁਸਾਸਤ੍ਰਜਾਕਉਜਪਾਤਿ॥ਪਤਿਤਪਾਵਨਭਗਤਿਵਛਲਨਾਨਕਮਿਲੀਐਸੰਗਿ
ਸਾਤਿ॥੩॥ਜੇਤੀਪ੍ਰਭੂਜਨਾਈਰਸਨਾਤੇਤਭਨੀ॥ਅਨਜਾਨਤਜੋਸੇਵੈਤੇਤੀਨਹਜਾਇ
ਗਨੀ॥ਅਬਿਗਤਅਗਨਤਅਥਾਹਠਾਕੁਰਸਗਲਮੰਝੇਬਾਹਰਾ॥ਸਰਬਜਾਚਿਕਏ
ਕੁਦਾਤਾਨਹਦੂਰਿਸੰਗੀਜਾਹਰਾ॥ਵਸਿਭਗਤਥੀਆਮਿਲੇਜੀਆਤਾਕੀਉਪਮਾਕਿਤਗ
ਨੀ॥ਇਹੁਦਾਨੁਮਾਨੁਨਾਨਕੁਪਾਏਸੀਸੁਸਾਧਹਧਰਿਚਰਨੀ॥੪॥੨॥੫॥ਆਸਾਮਹ
ਲਾ ੫ ਸਲੋਕ॥ ॥ਉਦਮੁਕਰਹੁਵਡਭਾਗੀਹੋਸਿਮਰਹੁਹਰਿਹਰਿਰਾਇ॥
ਨਾਨਕਜਿਸੁਸਿਮਰਤਸਭਸੁਖਹੋਵਹਿਦੂਖੁਦਰਦੁਭ੍ਰਮੁਜਾਇ॥੧॥ਛੰਤੁ॥
ਨਾਮੁਜਪਤਗੋਬਿੰਦਨਹਅਲਸਾਈਐ॥ਭੇਟਤਸਾਧੂਸੰਗਜਮਪੁਰਿਨਹਜਾਈਐ॥
ਦੂਖਦਰਦਨਭਉਬਿਆਪੈਨਾਮੁਸਿਮਰਤਸਦਸੁਖੀ॥ਸਾਸਿਸਾਸਿਅਰਾਧਿਹਰਿਹਰਿ
ਧਿਆਇਸੋਪ੍ਰਭੁਮਨਿਮੁਖੀ॥ਕ੍ਰਿਪਾਲਦਇਆਲਰਸਾਲਗੁਣਨਿਧਿਕਰਿਦਇ
ਆਸੇਵਾਲਾਈਐ॥ਨਾਨਕੁਪਇਅੰਪੈਚਰਣਜੰਪੈਨਾਮੁਜਪਤਗੋਬਿੰਦਨਹਅ
ਲਸਾਈਐ॥੧॥ਪਾਵਨਪਤਿਤਪੁਨੀਤਨਾਮਨਿਰੰਜਨਾ॥ਭਰਮਅੰਧੇਰਬਿਨਾਸਗਿ
ਆਨਗੁਰਅੰਜਨਾ॥ਗੁਰਗਿਆਨਅੰਜਨਪ੍ਰਭਨਿਰੰਜਨਜਲਿਥਲਿਮਹੀਅਲਿਪੂ
ਰਿਆ॥ਇਕਨਿਮਖਜਾਕੈਰਿਦੈਵਸਿਆਮਿਟੇਤਿਸਹਿਵਿਸੂਰਿਆ॥ਅਗਾਧਿਬੋ

ਧਸਮਰਥਸੁਆਮੀਸਰਬਕਾਭਉਭੰਜਨਾ॥ਨਾਨਕੁਪਾਇਐਪੇਚਰਣਜੀਪੇਪਾਵਨਪਤਿਤ
ਪੁਨੀਤਨਾਮਨਿਰੰਜਨਾ॥੨॥ਓਟਗਹੀਗੋਪਾਲਦਇਆਲਾਕ੍ਰਿਪਾਨਿਧੇ॥ਮੋਹਿਆਸ
ਰਤੁਅਚਰਨਤੁਮਾਰੀਸਰਨਿਸਿਧੇ॥ਹਰਿਚਰਨਕਾਰਨਕਰਨਸੁਆਮੀਪਤਿਤਉਧਰਨਹ
ਰਿਹਰੇ॥ਸਾਗਰਸੰਸਾਰਭਵਉਤਾਰਨਾਮੁਸਿਮਰਤਬਹੁਤਰੇ॥ਆਦਿਅੰਤਿਬੇਅੰਤਖੋ
ਜਹਿਸੁਨੀਉਧਰਨਸੰਤਸੰਗਬਿਧੇ॥ਨਾਨਕੁਪਾਇਐਪੇਚਰਨਜੀਪੇਓਟਗਹੀਗੋਪਾ
ਲਦਇਆਲਾਕ੍ਰਿਪਾਨਿਧੇ॥੩॥ਭਗਤਿਵਛਲੁਹਰਿਬਿਰਦੁਆਪਿਬਨਾਇਆ॥
ਜਹਜਹਸੰਤਅਰਾਧਹਿਤਹਤਹਪ੍ਰਗਟਾਇਆ॥ਪ੍ਰਭਿਆਪਿਲੀਏਸਮਾਇਸਹਜਿ
ਸੁਭਾਇਭਗਤਕਾਰਜਸਾਰਿਆ॥ਆਨੰਦਹਰਿਜਸਮਹਾਮੰਗਲਸਰਬਦੂਖਵਿਸਾਰਿ
ਆ॥ਚਮਤਕਾਰਪ੍ਰਗਾਸੁਦਹਦਿਸਏਕੁਤਹਦ੍ਰਿਸਟਾਇਆ॥ਨਾਨਕੁਪਾਇਐਪੇਚਰ
ਣਜੀਪੇਭਗਤਿਵਛਲੁਹਰਿਬਿਰਦੁਆਪਿਬਨਾਇਆ॥੪॥੩॥੬॥ਆਸਾਮ
ਹਲਾ ੫ ॥ਥਿਰੁਸੰਤਨਸੋਹਾਗੁਮਰੈਨਜਾਵਏ॥ਜਾਕੈਗ੍ਰਿਹਿਹਰਿਨਾਹੁਸੁਸ
ਦਹੀਰਾਵਏ॥ਅਵਿਨਾਸੀਅਵਿਗਤੁਸੋਪ੍ਰਭੁਸਦਾਨਵਤਨੁਨਿਰਮਲਾ॥ਨਹਦੂਰਿਸ
ਦਾਹਦੂਰਿਠਕੁਰੁਦਹਦਿਸਪੂਰਨੁਸਦਸਦਾ॥ਪ੍ਰਾਨਪਤਿਗਤਿਮਤਿਜਾਤੇਪ੍ਰਿਅਪ੍ਰੀਤਿ
ਪ੍ਰੀਤਮੁਭਾਵਏ॥ਨਾਨਕੁਵਖਾਣੈਗੁਰਬਚਨਿਜਾਣੈਥਿਰੁਸੰਤਨਸੋਹਾਗੁਮਰੈਨਜਾਵ
ਏ॥੧॥ਜਾਕਉਰਾਮਭਤਾਰੁਤਾਕੈਅਨਦੁਘਣਾ॥ਸੁਖਵੰਤੀਸਾਨਾਰਿਸੋਭਾਪੂਰਿਬਣ
॥ਮਾਨੁਮਹਤੁਕਲਿਆਣੁਹਰਿਜਸੁਸੰਗਿਸੁਰਜਨੁਸੋਪ੍ਰਭੂ॥ਸਰਬਸਿਧਿਨਵਨਿਧਿਤਿ
ਤੁਗ੍ਰਿਹਿਨਹੀਊਨਾਸਭੁਕਛੂ॥ਮਧੁਰਬਾਨੀਪਿਰਹਿਮਾਨੀਥਿਰੁਸੋਹਾਗੁਤਾਕਾਬਣਾ॥
ਨਾਨਕੁਵਖਾਣੈਗੁਰਬਚਨਿਜਾਣੈਜਾਕੋਰਾਮੁਭਤਾਰੁਤਾਕੈਅਨਦੁਘਣਾ॥੨॥ਆਉਸ
ਖੀਸੰਤਪਾਸਿਸੇਵਾਲਾਗੀਐ॥ਪੀਸਉਚਰਣਪਖਾਰਿਆਪੁਤਿਆਗੀਐ॥ਤਜਿ
ਆਪੁਮਿਟੈਸੰਤਾਪੁਆਪੁਨਹਜਾਣਾਈਐ॥ਸਰਣਿਗਹੀਜੈਮਾਨਿਲੀਜੈਕਰੇਸੋਸੁ
ਖਪਾਈਐ॥ਕਰਿਦਾਸਦਾਸੀਤਜਿਉਦਾਸੀਕਰਿਜੋੜਿਦਿਨੁਰੈਣਿਜਾਗੀਐ॥ਨਾਨ
ਕਵਖਾਣੈਗੁਰਬਚਨਿਜਾਣੈਆਉਸਖੀਸੰਤਪਾਸਿਸੇਵਾਲਾਗੀਐ॥੩॥ਜਾਕੈਮ
ਸਤਕਿਭਾਗਸਿਸੇਵਾਲਾਇਆ॥ਤਾਕੀਪੂਰਨਆਸਜਿਨਸਾਧਸੰਗੁਪਾਇਆ॥

ਸਾਧਸੰਗਿਹਰਿਕੈਰੰਗਿਗੋਬਿੰਦਸਿਮਰਣਲਾਗਿਆ॥ਭਰਮੁਮੋਹੁਵਿਕਾਰੁਦੂਜਾਸਗ
ਲਤਿਨਹਿਤਿਆਗਿਆ॥ਮਨਿਸਾਂਤਿਸਹਜੁਸੁਭਾਉਵੂਠਾਅਨਦਮੰਗਲਗੁਣਗਾ
ਇਆ॥ਨਾਨਕੁਵਖਾਣੈਗੁਰਬਚਨਿਜਾਣੈਜਾਕੈਮਸਤਕਿਭਾਗਸਿਸੇਵਾਲਾਇਆ॥
੪॥੪॥੭॥ਆਸਾਮਹਲਾ ੫ ਸਲੋਕੁ॥ ॥ਹਰਿਹਰਿਨਾਮੁਜਪੰਤਿਆ
ਕਛੁਨਕਹੈਜਮਕਾਲੁ॥ਨਾਨਕਮਨੁਤਨੁਸੁਖੀਹੋਇਅੰਤੇਮਿਲੈਗੋਪਾਲੁ॥੧॥ਛੰਤ॥
ਮਿਲਉਸੰਤਨਕੈਸੰਗਿਮੋਹਿਉਧਾਰਿਲੇਹੁ॥ਬਿਨਉਕਰਉਕਰਜੋੜਿਹਰਿਹਰਿਨਾ
ਮੁਦੇਹੁ॥ਹਰਿਨਾਮੁਮਾਗਉਚਰਨਲਾਗਉਮਾਨੁਤਿਆਗਉਤੁਮਦਇਆ॥ਕਤਹੂੰਨ
ਧਾਵਉਸਰਣਿਪਾਵਉਕਰੁਣਾਮੈਪ੍ਰਭਕਰਿਮਇਆ॥ਸਮਰਥਅਗਥਅਪਾਰਨਿ
ਰਮਲਸੁਣਹੁਸੁਆਮੀਬਿਨਉਏਹੁ॥ਕਰਜੋੜਿਨਾਨਕਦਾਨੁਮਾਗੈਜਨਮਮਰਣ
ਨਿਵਾਰਿਲੇਹੁ॥੧॥ਅਪਰਾਧੀਮਤਿਹੀਨੁਨਿਰਗੁਨੁਅਨਾਥੁਨੀਚੁ॥ਸਠਕਠੋਰੁਕੁਲ
ਹੀਨੁਬਿਆਪਤਮੋਹਕੀਚੁ॥ਮਲਭਰਮਕਰਮਅਹੰਮਮਤਾਮਰਣੁਚੀਤਿਨਆਵ
ਏ॥ਬਨਿਤਾਬਿਨੋਦਅਨੰਦਮਾਇਆਅਗਿਆਨਤਾਲਪਟਾਵਏ॥ਖਿਸੈਜੋਬਨੁ
ਬਧੈਜਰੂਆਦਿਨਨਿਹਾਰੇਸੰਗਿਮੀਚੁ॥ਬਿਨਵੰਤਿਨਾਨਕਆਸਤੇਰੀਸਰਣਿਸਾਧੂ
ਰਾਖੁਨੀਚੁ॥੨॥ਭਰਮੇਜਨਮਅਨੇਕਸੰਕਟਮਹਾਜੋਨ॥ਲਪਟਿਰਹਿਓਤਿਹਸੰਗਿ
ਮੀਠੇਭੋਗਸੋਨ॥ਭ੍ਰਮਤਭਾਰਅਗਨਤਆਇਓਬਹੁਪ੍ਰਦੇਸਹਧਾਇਓ॥ਅਬਓਟ
ਧਰੀਪ੍ਰਭਮੁਰਾਰੀਸਰਬਸੁਖਹਰਿਨਾਇਓ॥ਰਾਖਨਹਾਰੇਪ੍ਰਭਪਿਆਰੇਮੁਝਤੇਕ
ਛੂਨਹੋਆਹੋਨਾ॥ਸੂਖਸਹਜਆਨੰਦਨਾਨਕਕ੍ਰਿਪਾਤੇਰੀਤਰੈਭਉਨਾ॥੩॥ਨਾਮਧਾਰੀਕ
ਉਧਾਰੇਭਗਤਹਸੰਸਾਕਉਨਾ॥ਜੇਨਕੇਨਪਰਕਾਰੇਹਰਿਹਰਿਜਸੁਸੁਨਹੁਸ੍ਰਵਨਾ॥ਸੁ
ਨਿਸ੍ਰਵਨਬਾਨੀਪੁਰਖਗਿਆਨੀਮਨਿਨਿਧਾਨਾਪਾਵਹੇ॥ਹਰਿਰੰਗਿਰਾਤੇਪ੍ਰਭਬਿਧਾ
ਤੇਰਾਮਕੇਗੁਣਗਾਵਹੇ॥ਬਸੁਧਕਾਗਦਬਨਰਾਜਕਲਮਾਲਿਖਣਕਉਜੇਹੋਇ
ਪਵਨਾ॥ਬੇਅੰਤਅੰਤੁਨਜਾਇਪਾਇਆਗਹੀਨਾਨਕਚਰਣਸਰਨਾ॥੪॥੫॥੮॥
॥ਆਸਾਮਹਲਾ ੫ ॥ਪੁਰਖਪਤੇਭਗਵਾਨਤਾਕੀਸਰਣਿਗਹੀ॥ਨਿਰਭਉ
ਭਏਪਰਾਨਚਿੰਤਾਸਗਲਲਹੀ॥ਮਾਤਪਿਤਾਸੁਤਮੀਤਸੁਰਿਜਨਇਸਟਬੰਧਪ

ਜਾਣਿਆ॥ਗਹਿਕੰਠਿਲਾਇਆਗੁਰਿਮਿਲਾਇਆਜਸੁਬਿਮਲਸੰਤਵਖਾਣਿਆ
॥ਬੇਅੰਤਗੁਣਅਨੇਕਮਹਿਮਾਕੀਮਤਿਕਛੂਨਜਾਇਕਹੀ॥ਪ੍ਰਭਏਕਅਨਿਕਅਲ
ਖਠਾਕੁਰਓਟਨਾਨਕਤਿਸੁਗਹੀ॥੧॥ਅੰਮ੍ਰਿਤਬਨੁਸੰਸਾਰੁਸਹਾਈਆਪਿਭਏ॥ਰਾਮ
ਨਾਮੁਉਰਹਾਰੁਬਿਖੁਕੇਦਿਵਸਗਏ॥ਗਤੁਭਰਮਮੋਹਬਿਕਾਰਬਿਨਸੇਜੋਨਿਆਵਣਸ
ਭਰਹੇ॥ਅਗਨਿਸਾਗਰਭਏਸੀਤਲਸਾਧਅੰਚਲਗਹਿਰਹੇ॥ਗੋਵਿੰਦਗੁਪਾਲਦ
ਇਆਲਸੰਮ੍ਰਿਥਬੋਲਿਸਾਧੂਹਰਿਜੈਜਏ॥ਨਾਨਕਨਾਮੁਧਿਆਇਪੂਰਨਸਾਧਸੰਗਿ
ਪਾਈਪਰਮਗਤੇ॥੨॥ਜਹਦੇਖਉਤਹਸੰਗਿਏਕੋਰਵਿਰਹਿਆ॥ਘਟਘਟਵਾਸੀ
ਆਪਿਵਿਰਲੈਕਿਨੈਲਹਿਆ॥ਜਲਿਥਲਿਮਹੀਅਲਿਪੂਰਿਪੂਰਨਕੀਟਹਸਤਿ
ਸਮਾਨਿਆ॥ਆਦਿਅੰਤੇਮਧਿਸੋਈਗੁਰਪ੍ਰਸਾਦੀਜਾਨਿਆ॥ਬ੍ਰਹਮੁਪਸਰਿਆ
ਬ੍ਰਹਮਲੀਲਾਗੋਵਿੰਦਗੁਣਨਿਧਿਜਨਿਕਹਿਆ॥ਸਿਮਰਿਸੁਆਮੀਅੰਤਰਜਾ
ਮੀਹਰਿਏਕੁਨਾਨਕਰਵਿਰਹਿਆ॥੩॥ਦਿਨੁਰੈਣਿਸੁਹਾਵੜੀਆਈਸਿਮਰਤਨਾ
ਮੁਹਰੇ॥ਚਰਣਕਮਲਸੰਗਿਪ੍ਰੀਤਿਕਲਮਲਪਾਪਟਰੇ॥ਦੂਖਭੂਖਦਾਰਿਦ੍ਰਨਾਠੇ
ਪ੍ਰਗਟੁਮਗੁਦਿਖਾਇਆ॥ਮਿਲਿਸਾਧਸੰਗੇਨਾਮਰੰਗੇਮਨਿਲੋੜੀਦਾਪਾਇਆ॥
ਹਰਿਦੇਖਿਦਰਸਨੁਇਛਪੁੰਨੀਕੁਲਸੰਬੂਹਾਸਭਿਤਰੇ॥ਦਿਨਸੁਰੈਣਿਅਨੰਦਅ
ਨਦਿਨੁਸਿਮਰੰਤਨਾਨਕਹਰਿਹਰੇ॥੪॥੬॥੯॥

ਆਸਾਮਹਲਾ੫ ਛੰਤ ਘਰੁ੧ ੧ੴਸਤਿਗੁਰਪ੍ਰਸਾਦਿ॥

ਸਲੋਕੁ॥ ਸੁਭਚਿੰਤਨਗੋਬਿੰਦਰਮਣਨਿਰਮਲਸਾਧੂਸੰਗ॥ਨਾਨਕਨਾਮੁਨ
ਵਿਸਰਉਇਕਘੜੀਕਰਿਕਿਰਪਾਭਗਵੰਤ॥੧॥ਛੰਤ॥ ਭਿੰਨੀਰੈਨੜੀਐ
ਚਾਮਕਨਿਤਾਰੇ॥ਜਾਗਹਿਸੰਤਜਨਾਮੇਰੇਰਾਮਪਿਆਰੇ॥ਰਾਮਪਿਆਰੇਸਦਾਜਾਗਹਿ
ਨਾਮੁਸਿਮਰਹਿਅਨਦਿਨੋ॥ਚਰਣਕਮਲਧਿਆਨੁਹਿਰਦੈਪ੍ਰਭਬਿਸਰੁਨਾਹੀਇਕੁ
ਖਿਨੋ॥ਤਜਿਮਾਨੁਮੋਹੁਬਿਕਾਰੁਮਨਕਾਕਲਮਲਾਦੁਖਜਾਰੇ॥ਬਿਨਵੰਤਿਨਾਨਕਸ
ਦਾਜਾਗਹਿਹਰਿਦਾਸਸੰਤਪਿਆਰੇ॥੧॥ਮੇਰੀਸੇਜੜੀਐਆਡੰਬਰੁਬਣਿਆ॥ਮ
ਨਿਅਨਦੁਭਇਆਪ੍ਰਭੁਆਵਤਸੁਣਿਆ॥ਪ੍ਰਭਮਿਲੇਸੁਆਮੀਸੁਖਹਗਾਮੀਚਾਰ

ਮੰਗਲਰਸਭਰੇ॥ਅੰਗਸੰਗਿਲਾਗੇਦੂਖਭਾਗੇਪ੍ਰਾਣਮਨਤਨਸਭਿਹਰੇ॥ਮਨ
ਇਛਪਾਈਪ੍ਰਭਧਿਆਈਸੰਜੋਗੁਸਾਹਾਸੁਭਗਣਿਆ॥ਬਿਨਵੰਤਿਨਾਨਕਮਿਲੇ
ਸ੍ਰੀਧਰਸਗਲਆਨੰਦਰਸੁਬਣਿਆ॥੨॥ਮਿਲਿਸਖੀਆਪੁਛਹਿਕਹੁਕੰਤਨੀ
ਸਾਣੀ॥ਰਸਿਪ੍ਰੇਮਭਰੀਕਛੁਬੋਲਿਨਜਾਣੀ॥ਗੁਣਗੂੜ੍ਹਗੁਪਤਅਪਾਰਕਰਤੇ
ਨਿਗਮਅੰਤੁਨਪਾਵਹੇ॥ਭਗਤਿਭਾਇਧਿਆਇਸੁਆਮੀਸਦਾਹਰਿਗੁਣਗਾਵ
ਹੇ॥ਸਗਲਗੁਣਸੁਗਿਆਨਪੂਰਨਆਪਣੇਪ੍ਰਭਭਾਣੀ॥ਬਿਨਵੰਤਿਨਾਨਕਰੰਗਿ
ਰਤੀਪ੍ਰੇਮਸਹਜਿਸਮਾਣੀ॥੩॥ਸੁਖਸੋਹਿਲੜੇਹਰਿਗਾਵਣਲਾਗੇ॥ਸਾਜਨਸ
ਰਸਿਅੜੇਦੁਖਦੁਸਮਨਭਾਗੇ॥ਸੁਖਸਹਜਸਰਸੇਹਰਿਨਾਮਿਰਹਸੇਪ੍ਰਭਿਆਪਿਕਿ
ਰਪਾਧਾਰੀਆ॥ਹਰਿਚਰਣਲਾਗੇਸਦਾਜਾਗੇਮਿਲੇਪ੍ਰਭਬਨਵਾਰੀਆ॥ਸੁਭਦਿ
ਵਸਆਏਸਹਜਿਪਾਏਸਗਲਨਿਧਿਪ੍ਰਭਪਾਗੇ॥ਬਿਨਵੰਤਿਨਾਨਕਸਰਣਿਸੁਆ
ਮੀਸਦਾਹਰਿਜਨਤਾਗੇ॥੪॥੧॥੧੦॥ਆਸਾਮ ਹਲਾ ੫ ॥ਉਠਿਵੰ
ਞੁਵਟਾਊੜਿਆਤੈਕਿਆਚਿਰੁਲਾਇਆ॥ਮੁਹਲਤਿਪੁੰਨੜੀਆਕਿਤੁਕੂੜਿ
ਲੋਭਾਇਆ॥ਕੂੜੇਲੁਭਾਇਆਧੋਹੁਮਾਇਆਕਰਹਿਪਾਪਅਮਿਤਿਆ॥ਤਨੁ
ਭਸਮਢੇਰੀਜਮਹਿਹੇਰੀਕਾਲਿਬਪੁੜੈਜਿਤਿਆ॥ਮਾਲੁਜੋਬਨੁਛੋਡਿਵੈਸੀਰਹਿ
ਓਪਿਨਣੁਖਾਇਆ॥ਨਾਨਕਕਮਾਣਾਸੰਗਿਜੁਲਿਆਨਹਜਾਇਕਿਰਤੁਮਿਟਾਇਆ
॥੧॥ਫਾਥੋਹੁਮਿਰਗਜਿਵੈਪੇਖਿਰੈਣਿਚੰਦ੍ਰਾਇਣੁ॥ਸੁਖਹੂਦੂਖਭਏਨਿਤਪਾਪਕ
ਮਾਇਣੁ॥ਪਾਪਾਕਮਾਣੇਛਡਹਿਨਾਹੀਲੈਚਲੇਘਤਿਗਲਾਵਿਆ॥ਹਰਿਚੰਦਉ
ਰੀਦੇਖਿਮੂਠਾਕੂੜੁਸੇਜਾਰਾਵਿਆ॥ਲਬਿਲੋਭਿਅਹੰਕਾਰਿਮਾਤਾਗਰਬਿਭਇ
ਆਸਮਾਇਣੁ॥ਨਾਨਕਮ੍ਰਿਗਅਗਿਆਨਿਬਿਨਸੇਨਹਮਿਟੈਆਵਣੁਜਾਇਣੁ॥
੨॥ਮਿਠੈਮਖੁਮੁਆਕਿਉਲਏਓਡਾਰੀ॥ਹਸਤੀਗਰਤਿਪਇਆਕਿਉਤਰੀਐਤਾ
ਰੀ॥ਤਰਣੁਦੁਹੇਲਾਭਇਆਖਿਨਮਹਿਖਸਮੁਚਿਤਿਨਆਇਓ॥ਦੂਖਾਸਜਾਇ
ਗਣਤਨਾਹੀਕੀਆਅਪਣਾਪਾਇਓ॥ਗੁਝਾਕਮਾਣਾਪ੍ਰਗਟੁਹੋਆਈਤਉਤਹਿ
ਖੁਆਰੀ॥ਨਾਨਕਸਤਿਗੁਰਬਾਝੁਮੁਠਾਮਨਮੁਖੋਅਹੰਕਾਰੀ॥੩॥ਹਰਿਕੇਦਾਸ

ਜੀਵੇਲਾਗਿਪ੍ਰਭਕੀਚਰਣੀ॥ਕੰਠਿਲਗਾਇਲੀਏਤਿਸੁਠਾਕੁਰਸਰਣੀ॥ਬਲਬੁ
ਧਿਗਿਆਨੁਧਿਆਨੁਅਪਣਾਆਪਿਨਾਮੁਜਪਾਇਆ॥ਸਾਧਸੰਗਤਿਆਪਿਹੋਆਆ
ਪਿਜਗਤੁਤਰਾਇਆ॥ਰਾਖਿਲੀਏਰਖਣਹਾਰੈਸਦਾਨਿਰਮਲਕਰਣੀ॥ਨਾਨਕਨਰਕਿ
ਨਜਾਹਿਕਬਹੂੰਹਰਿਸੰਤਹਰਿਕੀਸਰਣੀ॥੪॥੨॥੧੧॥ਆਸਾਮਹਲਾ੫ ॥ਵੰਞੁਮੇ
ਰੇਆਲਸਾਹਰਿਪਾਸਿਬੇਨੰਤੀ॥ਰਾਵਉਸਹੁਆਪਨੜਾਪ੍ਰਭਸੰਗਿਸੋਹੰਤੀ॥ਸੰਗੇਸੋਹੰਤੀ
ਕੰਤਸੁਆਮੀਦਿਨਸੁਰੈਣੀਰਾਵੀਐ॥ਸਾਸਿਸਾਸਿਚਿਤਾਰਿਜੀਵਾਪ੍ਰਭੁਪੇਖਿਹਰਿਗੁਣਗਾ
ਵੀਐ॥ਬਿਰਹਾਲਜਾਇਆਦਰਸੁਪਾਇਆਅਮਿਉਦ੍ਰਿਸਟਿਸਿੰਚੰਤੀ॥ਬਿਨਵੰਤਿਨਾ
ਨਕੁਮੇਰੀਇਛਪੁੰਨੀਮਿਲੇਜਿਸੁਖੋਜੰਤੀ॥੧॥ਨਸਿਵੰਞਹੁਕਿਲਵਿਖਹੁਕਰਤਾਘਰਿਆ
ਇਆ॥ਦੂਤਹਦਹਨੁਭਇਆਗੋਵਿੰਦੁਪ੍ਰਗਟਾਇਆ॥ਪ੍ਰਗਟੇਗੁਪਾਲਗੋਬਿੰਦਲਾਲਨ
ਸਾਧਸੰਗਿਵਖਾਣਿਆ॥ਆਚਰਜੁਡੀਠਾਅਮਿਉਵੂਠਾਗੁਰਪ੍ਰਸਾਦੀਜਾਣਿਆ॥ਮਨਿ
ਸਾਂਤਿਆਈਵਜੀਵਧਾਈਨਹਅੰਤੁਜਾਈਪਾਇਆ॥ਬਿਨਵੰਤਿਨਾਨਕਸੁਖਸਹਜਿਮੇ
ਲਾਪ੍ਰਭੂਆਪਿਬਣਾਇਆ॥੨॥ਨਰਕਨਡੀਠੜਿਆਸਿਮਰਤਨਾਰਾਇਣ॥ਜੈਜੈਧਰਮੁ
ਕਰੇਦੂਤਭਏਪਲਾਇਣ॥ਧਰਮਧੀਰਜਸਹਜਸੁਖੀਏਸਾਧਸੰਗਤਿਹਰਿਭਜੇ॥ਕਰਿਅਨੁ
ਗ੍ਰਹੁਰਾਖਿਲੀਨੇਮੋਹਮਮਤਾਸਭਤਜੇ॥ਗਹਿਕੰਠਿਲਾਏਗੁਰਿਮਿਲਾਏਗੋਵਿੰਦਜਪਤਅ
ਘਾਇਣ॥ਬਿਨਵੰਤਿਨਾਨਕਸਿਮਰਿਸੁਆਮੀਸਗਲਆਸਪੁਜਾਇਣ॥੩॥ਨਿਧਿਸਿ
ਧਿਚਰਣਗਹੇਤਾਕੇਹਾਕਾੜਾ॥ਸਭੁਕਿਛੁਵਸਿਜਿਸੈਸੋਪ੍ਰਭੂਅਸਾੜਾ॥ਗਹਿਭੁਜਾਲੀਨੇਨਾ
ਮਦੀਨੇਕਰੁਧਾਰਿਮਸਤਕਿਰਾਖਿਆ॥ਸੰਸਾਰਸਾਗਰੁਨਹਵਿਆਪੈਅਮਿਉਹਰਿਰਸੁਚਾਖਿ
ਆ॥ਸਾਧਸੰਗੇਨਾਮਰੰਗੇਰਣੁਜੀਤਿਵਡਾਅਖਾੜਾ॥ਬਿਨਵੰਤਿਨਾਨਕਸਰਣਿਸੁਆਮੀ
ਬਹੁੜਿਜਮਿਨਉਪਾੜਾ॥੪॥੩॥੧੨॥ਆਸਾਮਹਲਾ੫ ॥ਦਿਨੁਰਾਤਿਕਮਾਇ
ਅੜੋਸੋਆਇਓਮਾਥੈ॥ਜਿਸੁਪਾਸਿਲੁਕਾਇਦੜੋਸੋਵੇਖੀਸਾਥੈ॥ਸੰਗਿਦੇਖੈਕਰਣਹਾ
ਕਾਇਪਾਪੁਕਮਾਈਐ॥ਸੁਕ੍ਰਿਤੁਕੀਜੈਨਾਮੁਲੀਜੈਨਰਕਿਮੂਲਿਨਜਾਈਐ॥ਆਠ
ਪਹਰਹਰਿਨਾਮੁਸਿਮਰਹੁਚਲੈਤੇਰੈਸਾਥੇ॥ਭਜੁਸਾਧਸੰਗਤਿਸਦਾਨਾਨਕਮਿਟਹਿਦੋਖ
ਕਮਾਤੇ॥੧॥ਵਲਵੰਚਕਰਿਉਦਰੁਭਰਹਿਮੂਰਖਗਾਵਾਰਾ॥ਸਭੁਕਿਛੁਦੇਰਹਿਆਹਰਿ

ਦੇਵਣਹਾਰਾ॥ਦਾਤਾਰੁਸਦਾਦਇਆਲੁਸੁਆਮੀਕਾਇਮਨਹੁਵਿਸਾਰੀਐ॥ਮਿਲੁਸਾਧਸੰ
ਗੇਭਜੁਨਿਸੰਗੇਕੁਲਸਮੂਹਾਤਾਰੀਐ॥ਸਿਧਸਾਧਿਕਦੇਵਮੁਨਿਜਨਭਗਤਨਾਮੁਅਧਾਰਾ॥
ਬਿਨਵੰਤਿਨਾਨਕਸਦਾਭਜੀਐਪ੍ਰਭੁਏਕੁਕਰਣੈਹਾਰਾ॥੨॥ਖੋਟੁਨਕੀਚਈਪ੍ਰਭੁਪਰਖਣ
ਹਾਰਾ॥ਕੂੜੁਕਪਟੁਕਮਾਵਦੜੇਜਨਮਹਿਸੰਸਾਰਾ॥ਸੰਸਾਰੁਸਾਗਰੁਤਿਨੀਤਰਿਆਜਿਨੀਏਕੁ
ਧਿਆਇਆ॥ਤਜਿਕਾਮੁਕ੍ਰੋਧੁਅਨਿੰਦਨਿੰਦਾਪ੍ਰਭਸਰਣਾਈਆਇਆ॥ਜਲਿਥਲਿਮ
ਹੀਅਲਿਰਵਿਆਸੁਆਮੀਊਚਅਗਮਅਪਾਰਾ॥ਬਿਨਵੰਤਿਨਾਨਕਟੇਕਜਨਕੀਚਰ
ਣਕਮਲਅਧਾਰਾ॥੩॥ਪੇਖੁਹਰਿਚੰਦਉਰੜੀਅਸਥਿਰੁਕਿਛੁਨਾਹੀ॥ਮਾਇਆਰੰਗ
ਜੇਤੇਸੇਸੰਗਿਨਜਾਹੀ॥ਹਰਿਸੰਗਿਸਾਥੀਸਦਾਤੇਰੈਦਿਨਸੁਰੈਣਿਸਮਾਲੀਐ॥ਹਰਿਏਕਬਿਨੁ
ਕਛੁਅਵਰੁਨਾਹੀਭਾਉਦੁਤੀਆਜਾਲੀਐ॥ਮੀਤੁਜੋਬਨੁਮਾਲੁਸਰਬਸੁਪ੍ਰਭੁਏਕੁਕਰਿਮ
ਨਮਾਹੀ॥ਬਿਨਵੰਤਿਨਾਨਕੁਵਡਭਾਗਿਪਾਈਐਸੂਖਿਸਹਜਿਸਮਾਹੀ॥੪॥੪॥੧੩॥

ਆਸਾਮਹਲਾ੫ ਛੰਤ ਘਰੁ੮

ੴਸਤਿਗੁਰਪ੍ਰਸਾਦਿ॥ ਕਮਲਾਭ੍ਰਮਭੀਤਿਕਮਲਾਭ੍ਰਮਭੀਤਿਹੇਤੀ
ਖਣਮਦਬਿਪਰੀਤਿਹੇਅਵਧਅਕਾਰਥਜਾਤ॥ਗਹਬਰਬਨਘੋਰਗਹਬਰਬਨਘੋਰਹੇਗ੍ਰਿ
ਹਮੂਸਤਮਨਚੋਰਹੇਦਿਨਕਰੋਅਨਦਿਨੁਖਾਤ॥ਦਿਨਖਾਤਜਾਤਬਿਹਾਤਪ੍ਰਭਬਿਨੁਮਿਲਹੁ
ਪ੍ਰਭਕਰੁਣਾਪਤੇ॥ਜਨਮਮਰਣਅਨੇਕਬੀਤੇਪ੍ਰਿਅਸੰਗਬਿਨੁਕਛੁਨਹਗਤੇ॥ਕੁਲਰੂ
ਪਧੂਪਗਿਆਨਹੀਨੀਤੁਝਬਿਨਾਮੋਹਿਕਵਨਮਾਤ॥ਕਰਜੋੜਿਨਾਨਕੁਸਰਣਿਆਇਓਪ੍ਰਿ
ਅਨਾਥਨਰਹਰਕਰਹੁਗਾਤ॥੧॥ਮੀਨਾਜਲਹੀਨਮੀਨਾਜਲਹੀਨਹੇਓਹੁਬਿਛੁਰਤਮਨ
ਤਨਖੀਨਹੇਕਤਜੀਵਨੁਪ੍ਰਿਅਬਿਨੁਹੋਤ॥ਸਨਮੁਖਸਹਿਬਾਨਸਨਮੁਖਸਹਿਬਾਨਹੇਮ੍ਰਿਗ
ਅਰਪੇਮਨਤਨਪ੍ਰਾਨਹੇਓਹੁਬੇਧਿਓਸਹਜਸਰੋਤ॥ਪ੍ਰਿਅਪ੍ਰੀਤਿਲਾਗੀਮਿਲੁਬੈਰਾਗੀਖਿ
ਨੁਰਹਨੁਧ੍ਰਿਗੁਤਨੁਤਿਸੁਬਿਨਾ॥ਪਲਕਾਨਲਾਗੈਪ੍ਰਿਅਪ੍ਰੇਮਪਾਗੈਚਿਤਵੰਤਿਅਨਦਿਨੁ
ਪ੍ਰਭਮਨਾ॥ਸ੍ਰੀਰੰਗਰਾਤੇਨਾਮਮਾਤੇਭੈਭਰਮਦੁਤੀਆਸਗਲਖੋਤ॥ਕਰਿਮਇਆਦਇ
ਆਦਇਆਲਪੂਰਨਹਰਿਪ੍ਰੇਮਨਾਨਕਮਗਨਹੋਤ॥੨॥ਅਲੀਅਲਗੁੰਜਾਤਅਲੀਅ
ਲਗੁੰਜਾਤਹੇਮਕਰੰਦਰਸਬਾਸਨਮਾਤਹੇਪ੍ਰੀਤਿਕਮਲਬੰਧਾਵਤਆਪ॥ਚਾਤ੍ਰਿਕਚਿਤਪਿ

ਆਸਚਾਤ੍ਰਿਕਚਿਤਿਪਿਆਸਹੇਘਨਬੂੰਦਬਚਿਤ੍ਰਿਮਨਿਆਸਹੇਅਲਪੀਵਤਬਿਨ
ਸਤਤਾਪਾ॥ਤਾਪਬਿਨਾਸਨਦੂਖਨਾਸਨਮਿਲੁਪ੍ਰੇਮਮਨਿਤਨਿਅਤਿਘਨਾ॥ਸੁੰਦਰਚ
ਤੁਰਸੁਜਾਨਸੁਆਮੀਕਵਨਰਸਨਾਗੁਣਭਨਾ॥ਗਹਿਭੁਜਾਲੇਵਹੁਨਾਮੁਦੇਵਹੁਦ੍ਰਿਸ
ਟਿਧਾਰਤਮਿਟਤਪਾਪਾ॥ਨਾਨਕੁਜੰਪੈਪਤਿਤਪਾਵਨਹਰਿਦਰਸੁਪੇਖਤਨਹਸੰਤਾਪਾ੩
॥ਚਿਤਵਉਚਿਤਨਾਥਾਚਿਤਵਉਚਿਤਨਾਥਹੇਰਖਿਲੇਵਹੁਸਰਣਿਅਨਾਥਹੇਮਿਲੁ
ਚਾਉਚਾਈਲੇਪ੍ਰਾਨਾ॥ਸੁੰਦਰਤਨਧਿਆਨਸੁੰਦਰਤਨਧਿਆਨਹੇਮਨੁਲੁਬਧਗੋਪਾ
ਲਗਿਆਨਹੇਜਾਚਿਕਜਨਰਾਖਤਮਾਨਾ॥ਪ੍ਰਭਮਾਨਪੂਰਨਦੂਖਬਿਦੀਰਨਸਗਲਇ
ਛਪੁਜੰਤੀਆ॥ਹਰਿਕੰਠਿਲਾਗੇਦਿਨਸਭਾਗੇਮਿਲਿਨਾਹਸੇਜਸੋਹੰਤੀਆ॥ਪ੍ਰਭਿਦ੍ਰਿ
ਸਟਿਧਾਰੀਮਿਲੇਮੁਰਾਰੀਸਗਲਕਲਮਲਭਏਹਾਨਾ॥ਬਿਨਵੰਤਿਨਾਨਕਮੇਰੀਆਸ
ਪੂਰਨਮਿਲੇਸ੍ਰੀਧਰਗੁਣਨਿਧਾਨਾ॥੪॥੧॥੧੪॥੩੫॥

੧ੴ ਸਤਿਨਾਮੁਕਰਤਾਪੁਰਖੁਨਿਰਭਉਨਿਰਵੈਰੁ
ਅਕਾਲਮੂਰਤਿਅਜੂਨੀਸੈਭੰਗੁਰਪ੍ਰਸਾਦਿ॥

ਆਸਾਮਹਲਾ੧ ਵਾਰਸਲੋਕਾਨਾਲਿਸਲੋਕਭੀਮਹਲੇਪਹਿਲੇਕੇਲਿਖੇਟੁੰਡੇ
ਅਸਰਾਜੈਕੀਧੁਨੀ॥ਸਲੋਕੁਮਃ੧ ॥ਬਲਿਹਾਰੀਗੁਰਆਪਣੇਦਿਉਹਾੜੀਸ
ਦਵਾਰ॥ਜਿਨਿਮਾਣਸਤੇਦੇਵਤੇਕੀਏਕਰਤਨਲਾਗੀਵਾਰ॥੧॥ਮਹਲਾ੨ ॥ਜੇਸ
ਉਚੰਦਾਉਗਵਹਿਸੂਰਜਚੜਹਿਹਜਾਰ॥ਏਤੇਚਾਨਣਹੋਦਿਆਂਗੁਰਬਿਨੁਘੋਰਅੰਧ
ਾਰ॥੨॥ਮਃ੧ ॥ਨਾਨਕਗੁਰੂਨਚੇਤਨੀਮਨਿਆਪਣੈਸੁਚੇਤ॥ਛੁਟੇਤਿਲਬੂਆੜ
ਜਿਉਸੁੰਞੇਅੰਦਰਿਖੇਤ॥ਖੇਤੈਅੰਦਰਿਛੁਟਿਆਕਹੁਨਾਨਕਸਉਨਾਹ॥ਫਲੀਅ
ਹਿਫੁਲੀਅਹਿਬਪੁੜੇਭੀਤਨਵਿਚਿਸੁਆਹ॥੩॥ਪਉੜੀ॥ ॥ਆਪੀਨੈਆ
ਪੁਸਾਜਿਓਆਪੀਨੈਰਚਿਓਨਾਉ॥ਦੁਯੀਕੁਦਰਤਿਸਾਜੀਐਕਰਿਆਸਣੁਡਿਠੋ
ਚਾਉ॥ਦਾਤਾਕਰਤਾਆਪਿਤੂੰਤੁਸਿਦੇਵਹਿਕਰਹਿਪਸਾਉ॥ਤੂੰਜਾਣੋਈਸਭਸੈਦੇ
ਲੈਸਹਿਜਿੰਦੁਕਵਾਉ॥ਕਰਿਆਸਣੁਡਿਠੋਚਾਉ॥੧॥ਸਲੋਕੁਮਃ੧ ॥ਸਚੇ

ਤੇਰੇਖੰਡਸਚੇਬ੍ਰਹਮੰਡ॥ਸਚੇਤੇਰੇਲੋਅਸਚੇਆਕਾਰ॥ਸਚੇਤੇਰੇਕਰਣੇਸਰਬਬੀਚਾਰ॥
ਸਚਾਤੇਰਾਅਮਰੁਸਚਾਦੀਬਾਣੁ॥ਸਚਾਤੇਰਾਹੁਕਮੁਸਚਾਫੁਰਮਾਣੁ॥ਸਚਾਤੇਰਾਕਰਮੁਸ
ਚਾਨੀਸਾਣੁ॥ਸਚੇਤੁਧੁਆਖਹਿਲਖਕਰੋੜਿ॥ਸਚੈਸਭਿਤਾਣਿਸਚੈਸਭਿਜੋਰਿ॥ਸ
ਚੀਤੇਰੀਸਿਫਤਿਸਚੀਸਾਲਾਹ॥ਸਚੀਤੇਰੀਕੁਦਰਤਿਸਚੇਪਾਤਿਸਾਹ॥ਨਾਨਕਸਚੁ
ਧਿਆਇਨਿਸਚੁ॥ਜੋਮਰਿਜੰਮੇਸੁਕਚੁਨਿਕਚੁ॥੧॥ਮਃ੧ ॥ਵਡੀਵਡਿਆਈਜਾ
ਵਡਾਨਾਉ॥ਵਡੀਵਡਿਆਈਜਾਸਚੁਨਿਆਉ॥ਵਡੀਵਡਿਆਈਜਾਨਿਹਚਲਥਾ
ਉ॥ਵਡੀਵਡਿਆਈਜਾਣੈਆਲਾਉ॥ਵਡੀਵਡਿਆਈਬੁਝੈਸਭਿਭਾਉ॥ਵਡੀ
ਵਡਿਆਈਜਾਪੁਛਿਨਦਾਤਿ॥ਵਡੀਵਡਿਆਈਜਾਆਪੇਆਪਿ॥ਨਾਨਕਕਾਰਨਕਥ
ਨੀਜਾਇ॥ਕੀਤਾਕਰਣਾਸਰਬਰਜਾਇ॥੨॥ਮਹਲਾ੨ ॥ਇਹੁਜਗੁਸਚੈਕੀਹੈਕੋਠ
ੜੀਸਚੇਕਾਵਿਚਿਵਾਸੁ॥ਇਕਨਾਹੁਕਮਿਸਮਾਇਲਏਇਕਨਾਹੁਕਮੇਕਰੇਵਿਣਾਸੁ॥
ਇਕਨਾਭਾਣੈਕਢਿਲਏਇਕਨਾਮਾਇਆਵਿਚਿਨਿਵਾਸੁ॥ਏਵਭਿਆਖਿਨਜਾਪ
ਈਜਿਕਿਸੈਆਣੇਰਾਸਿ॥ਨਾਨਕਗੁਰਮੁਖਿਜਾਣੀਐਜਾਕਉਆਪਿਕਰੇਪਰਗਾਸੁ॥
੩॥ਪਉੜੀ॥ ॥ਨਾਨਕਜੀਅਉਪਾਇਕੈਲਿਖਿਨਾਵੈਧਰਮੁਬਹਾਲਿਆ॥ਓਥੈ
ਸਚੇਹੀਸਚਿਨਿਬੜੈਚੁਣਿਵਖਿਕਢੇਜਜਮਾਲਿਆ॥ਥਾਉਨਪਾਇਨਿਕੂੜਿਆਰ
ਮੁਹਕਾਲੈਦੋਜਕਿਚਾਲਿਆ॥ਤੇਰੈਨਾਇਰਤੇਸੇਜਿਣਿਗਏਹਾਰਿਗਏਸਿਠਗਣਵ
ਾਲਿਆ॥ਲਿਖਿਨਾਵੈਧਰਮੁਬਹਾਲਿਆ॥੨॥ਸਲੋਕਮਃ੧ ॥ਵਿਸਮਾਦੁਨਾਦ
ਵਿਸਮਾਦੁਵੇਦ॥ਵਿਸਮਾਦੁਜੀਅਵਿਸਮਾਦੁਭੇਦ॥ਵਿਸਮਾਦੁਰੂਪਵਿਸਮਾਦੁਰੰਗ॥
ਵਿਸਮਾਦੁਨਾਗੇਫਿਰਹਿਜੰਤ॥ਵਿਸਮਾਦੁਪਉਣੁਵਿਸਮਾਦੁਪਾਣੀ॥ਵਿਸਮਾਦੁਅਗ
ਨੀਖੇਡਹਿਵਿਡਾਣੀ॥ਵਿਸਮਾਦੁਧਰਤੀਵਿਸਮਾਦੁਖਾਣੀ॥ਵਿਸਮਾਦੁਸਾਦਿਲਗਹਿ
ਪਰਾਣੀ॥ਵਿਸਮਾਦੁਸੰਜੋਗੁਵਿਸਮਾਦੁਵਿਜੋਗੁ॥ਵਿਸਮਾਦੁਭੁਖਵਿਸਮਾਦੁਭੋਗੁ॥
ਵਿਸਮਾਦੁਸਿਫਤਿਵਿਸਮਾਦੁਸਾਲਾਹ॥ਵਿਸਮਾਦੁਉਝੜਵਿਸਮਾਦੁਰਾਹ॥ਵਿਸਮ
ਾਦੁਨੇੜੈਵਿਸਮਾਦੁਦੂਰਿ॥ਵਿਸਮਾਦੁਦੇਖੈਹਾਜਰਾਹਜੂਰਿ॥ਵੇਖਿਵਿਡਾਣੁਰਹਿਆਵਿਸ
ਮਾਦੁ॥ਨਾਨਕਬੁਝਣੁਪੂਰੈਭਾਗਿ॥੧॥ਮਃ੧ ॥ਕੁਦਰਤਿਦਿਸੈਕੁਦਰਤਿਸੁਣੀਐ

ਕੁਦਰਤਿਭਉਸੁਖਸਾਰੁ॥ਕੁਦਰਤਿਪਾਤਾਲੀਆਕਾਸੀਕੁਦਰਤਿਸਰਬਆਕਾਰੁ॥ਕੁ
ਦਰਤਿਵੇਦਪੁਰਾਣਕਤੇਬਾਕੁਦਰਤਿਸਰਬਵੀਚਾਰੁ॥ਕੁਦਰਤਿਖਾਣਾਪੀਣਾਪੈਨਣੁ
ਕੁਦਰਤਿਸਰਬਪਿਆਰੁ॥ਕੁਦਰਤਿਜਾਤੀਜਿਨਸੀਰੰਗੀਕੁਦਰਤਿਜੀਅਜਹਾਨ॥ਕੁਦ
ਰਤਿਨੇਕੀਆਕੁਦਰਤਿਬਦੀਆਕੁਦਰਤਿਮਾਨੁਅਭਿਮਾਨੁ॥ਕੁਦਰਤਿਪਉਣੁਪਾਣੀ
ਬੈਸੰਤਰੁਕੁਦਰਤਿਧਰਤੀਖਾਕੁ॥ਸਭਤੇਰੀਕੁਦਰਤਿਤੂੰਕਾਦਿਰੁਕਰਤਾਪਾਕੀਨਾਈਪਾ
ਕੁ॥ਨਾਨਕਹੁਕਮੈਅੰਦਰਿਵੇਖੈਵਰਤੈਤਾਕੋਤਾਕੁ॥੨॥ਪਉੜੀ॥ ॥ਆਪੀਨੈ
ਭੋਗਿਭੋਗਿਕੈਹੋਇਭਸਮੜਿਭਉਰੁਸਿਧਾਇਆ॥ਵਡਾਹੋਆਦੁਨੀਦਾਰੁਗਲਿਸੰਗਲੁ
ਘਤਿਚਲਾਇਆ॥ਅਗੈਕਰਣੀਕੀਰਤਿਵਾਚੀਐਬਹਿਲੇਖਾਕਰਿਸਮਝਾਇਆ॥
ਥਾਉਨਹੋਵੀਪਉਦੀਈਹੁਣਿਸੁਣੀਐਕਿਆਰੂਆਇਆ॥ਮਨਿਅੰਧੈਜਨਮੁਗ
ਵਾਇਆ॥੩॥ਸਲੋਕੁਮਃ ੧ ॥ਭੈਵਿਚਿਪਵਣੁਵਹੈਸਦਵਾਉ॥ਭੈਵਿਚਿਚ
ਲਹਿਲਖਦਰੀਆਉ॥ਭੈਵਿਚਿਅਗਨਿਕਢੈਵੇਗਾਰਿ॥ਭੈਵਿਚਿਧਰਤੀਦਬੀਭਾ
ਰਿ॥ਭੈਵਿਚਿਇੰਦੁਫਿਰੈਸਿਰਭਾਰਿ॥ਭੈਵਿਚਿਰਾਜਾਧਰਮਦੁਆਰੁ॥ਭੈਵਿਚਿਸੂਰਜੁ॥
ਭੈਵਿਚਿਚੰਦੁ॥ਕੋਹਕਰੋੜੀਚਲਤਨਅੰਤੁ॥ਭੈਵਿਚਿਸਿਧਬੁਧਸੁਰਨਾਥ॥ਭੈਵਿ
ਚਿਆਡਾਣੇਆਕਾਸ॥ਭੈਵਿਚਿਜੋਧਮਹਾਬਲਸੂਰ॥ਭੈਵਿਚਿਆਵਹਿਜਾਵਹਿ
ਪੂਰ॥ਸਗਲਿਆਭਉਲਿਖਿਆਸਿਰਿਲੇਖੁ॥ਨਾਨਕਨਿਰਭਉਨਿਰੰਕਾਰੁਸਚੁਏਕੁ
॥੧॥ਮਃ ੧ ॥ਨਾਨਕਨਿਰਭਉਨਿਰੰਕਾਰੁਹੋਰਿਕੇਤੇਰਾਮਰਵਾਲ॥ਕੇਤੀਆਕੰਨ੍ਹਕਹਾਣੀ
ਆਕੇਤੇਬੇਦਬੀਚਾਰ॥ਕੇਤੇਨਚਹਿਮੰਗਤੇਗਿੜਿਮੁੜਿਪੂਰਹਿਤਾਲ॥ਬਾਜਾਰੀਬਾ
ਜਾਰਮਹਿਆਇਕਢਹਿਬਾਜਾਰ॥ਗਾਵਹਿਰਾਜੇਰਾਣੀਆਬੋਲਹਿਆਲਪਤਾਲ
॥ਲਖਟਕਿਆਕੇਮੁੰਦੜੇਲਖਟਕਿਆਕੇਹਾਰ॥ਜਿਤੁਤਨਿਪਾਈਅਹਿਨਾਨਕਾਸੇਤ
ਨਹੋਵਹਿਛਾਰ॥ਗਿਆਨੁਨਗਲੀਈਢੂਢੀਐਕਥਨਾਕਰੜਾਸਾਰੁ॥ਕਰਮਿਮਿਲੈ
ਤਾਪਾਈਐਹੋਰਹਿਕਮਤਿਹੁਕਮੁਖੁਆਰੁ॥੨॥ਪਉੜੀ॥ ॥ਨਦਰਿਕਰਹਿਜੇਆ
ਪਣੀਤਾਨਦਰੀਸਤਿਗੁਰੁਪਾਇਆ॥ਏਹੁਜੀਉਬਹੁਤੇਜਨਮਭਰੰਮਿਆਤਾਸਤਿਗੁਰਿ
ਸਬਦੁਸੁਣਾਇਆ॥ਸਤਿਗੁਰਜੇਵਡੁਦਾਤਾਕੋਨਹੀਸਭਿਸੁਣਿਅਹੁਲੋਕਸਬਾਇਆ

ਸਤਿਗੁਰਿਮਿਲਿਐਸਚੁਪਾਇਆਜਿਨੀਵਿਚਹੁਆਪੁਗਵਾਇਆ॥ਜਿਨਿਸਚੋਸਚੁ
ਬੁਝਾਇਆ॥੪॥ਸਲੋਕੁਮਃ ੧ ॥ਘੜੀਆਸਭੇਗੋਪੀਆਪਹਰਕੰਨ੍ਹਗੋਪਾਲ॥
ਗਹਣੇਪਉਣੁਪਾਣੀਬੈਸੰਤਰੁਚੰਦੁਸੂਰਜੁਅਵਤਾਰ॥ਸਗਲੀਧਰਤੀਮਾਲੁਧਨੁਵ
ਰਤਣਿਸਰਬਜੰਜਾਲ॥ਨਾਨਕਮੁਸੈਗਿਆਨਵਿਹੂਣੀਖਾਇਗਇਆਜਮਕਾਲੁ
॥੧॥ਮਃ ੧ ॥ਵਾਇਨਿਚੇਲੇਨਚਨਿਗੁਰ॥ਪੈਰਹਲਾਇਨਿਫੇਰਨਿਸਿਰ॥ਉਡਿਉਡਿ
ਰਾਵਾਝਾਟੈਪਾਇ॥ਵੇਖੈਲੋਕੁਹਸੈਘਰਿਜਾਇ॥ਰੋਟੀਆਕਾਰਣਿਪੂਰਹਿਤਾਲ
॥ਆਪੁਪਛਾੜਹਿਧਰਤੀਨਾਲਿ॥ਗਾਵਨਿਗੋਪੀਆਗਾਵਨਿਕਾਨ॥ਗਾਵਨਿਸੀਤਾਰਾ
ਜੇਰਾਮ॥ਨਿਰਭਉਨਿਰੰਕਾਰੁਸਚੁਨਾਮੁ॥ਜਾਕਾਕੀਆਸਗਲਜਹਾਨੁ॥ਸੇਵਕਸੇਵਹਿ
ਕਰਮਿਚੜਾਉ॥ਭਿੰਨੀਰੈਣਿਜਿਨਾਮਨਿਚਾਉ॥ਸਿਖੀਸਿਖਿਆਗੁਰਵੀਚਾਰਿ॥ਨ
ਦਰੀਕਰਮਿਲਘਾਏਪਾਰਿ॥ਕੋਲੂਚਰਖਾਚਕੀਚਕੁ॥ਥਲਵਾਰੋਲੇਬਹੁਤੁਅਨੰਤੁ
॥ਲਾਟੂਮਾਧਾਣੀਆਅਨਗਾਹ॥ਪੰਖੀਭਉਦੀਆਲੈਨਿਨਸਾਹ॥ਸੂਐਚਾੜਿ
ਭਵਾਈਅਹਿਜੰਤ॥ਨਾਨਕਭਉਦਿਆਗਣਤਨਅੰਤ॥ਬੰਧਨਬੰਧਿਭਵਾਏਸੋ
ਇ॥ਪਇਐਕਿਰਤਿਨਚੈਸਭੁਕੋਇ॥ਨਚਿਨਚਿਹਸਹਿਚਲਹਿਸੇਰੋਇ॥ਉਡਿ
ਨਜਾਹੀਸਿਧਨਹੋਹਿ॥ਨਚਣੁਕੁਦਣੁਮਨਕਾਚਾਉ॥ਨਾਨਕਜਿਨਮਨਿਭਉਤਿਨ
ਮਨਿਭਾਉ॥੨॥ਪਉੜੀ॥ ॥ਨਾਉਤੇਰਾਨਿਰੰਕਾਰੁਹੈਨਾਇਲਇਐਨਰਕਿ
ਨਜਾਈਐ॥ਜੀਉਪਿੰਡੁਸਭੁਤਿਸਦਾਦੇਖਾਜੈਆਖਿਗਵਾਈਐ॥ਜੇਲੋੜਹਿ
ਚੰਗਾਆਪਣਾਕਰਿਪੁੰਨਹੁਨੀਚੁਸਦਾਈਐ॥ਜੇਜਰਵਾਣਾਪਰਹਰੈਜਰੁਵੇਸਕ
ਰੇਦੀਆਈਐ॥ਕੋਰਹੈਨਭਰੀਐਪਾਈਐ॥੫॥ਸਲੋਕੁਮਃ ੧ ॥ਮੁਸਲ
ਮਾਨਾਸਿਫਤਿਸਰੀਅਤਿਪੜਿਪੜਿਕਰਹਿਬੀਚਾਰੁ॥ਬੰਦੇਸੇਜਿਪਵਹਿਵਿ
ਚਿਬੰਦੀਵੇਖਣਕਉਦੀਦਾਰੁ॥ਹਿੰਦੂਸਾਲਾਹੀਸਾਲਾਹਨਿਦਰਸਨਿਰੂਪਿਅ
ਪਾਰੁ॥ਤੀਰਥਿਨਾਵਹਿਅਰਚਾਪੂਜਾਅਗਰਵਾਸੁਬਹਕਾਰੁ॥ਜੋਗੀਸੁੰਨਿਧਿ
ਆਵਨਿਜੇਤੇਅਲਖਨਾਮੁਕਰਤਾਰੁ॥ਸੂਖਮਮੂਰਤਿਨਾਮੁਨਿਰੰਜਨਕਾਇਆ
ਕਾਆਕਾਰੁ॥ਸਤੀਆਮਨਿਸੰਤੋਖੁਉਪਜੈਦੇਣੈਕੈਵੀਚਾਰਿ॥ਦੇਦੇਮੰਗਹਿਸਹ

ਸਾਗੁਣਾਸੋਭਕਰੇਸਿ॥ਸਾਰਗੋਚੋਰਾਜਾਰਤੈਕੂੜਿਆਰਾਖਾਰਾਬਾਵੇਕਾਰ॥ਇਕਿਹੋਦਾਖਾਇ
ਚਲਹਿਐਥਾਊਤਿਨਾਭਿਕਾਈਕਾਰ॥ਜਲਿਥਲਿਜੀਆਪੁਰੀਆਲੋਆਆਕਾਰਾ
ਕਾਰ॥ਓਇਜਿਆਖਹਿਸੁਤੂੰਹੈਜਾਣਹਿਤਿਨਾਭਿਤੇਰੀਸਾਰ॥ਨਾਨਕਭਗਤਾਭੁਖਸ
ਲਾਹਣੁਸਚੁਨਾਮੁਆਧਾਰੁ॥ਸਦਾਅਨੰਦਿਰਹਹਿਦਿਨੁਰਾਤੀਗੁਣਵੰਤਿਆਪਾਛਾਰੁ
॥੧॥ਮ:੧ ॥ਮਿਟੀਮੁਸਲਮਾਨਕੀਪੇੜੈਪਈਕੁਮ੍ਹਿਆਰ॥ਘੜਿਭਾਂਡੇਇਟਾਕੀਆਜਲ
ਦੀਕਰੇਪੁਕਾਰ॥ਜਲਿਜਲਿਰੋਵੈਬਪੁੜੀਝੜਿਝੜਿਪਵਹਿਅੰਗਿਆਰ॥ਨਾਨਕਜਿ
ਨਿਕਰਤੈਕਾਰਣੁਕੀਆਸੋਜਾਣੈਕਰਤਾਰੁ॥੨॥ਪਉੜੀ॥ ॥ਬਿਨੁਸਤਿਗੁਰਕਿ
ਨੈਨਪਾਇਓਬਿਨੁਸਤਿਗੁਰਕਿਨੈਨਪਾਇਆ॥ਸਤਿਗੁਰਵਿਚਿਆਪੁਰਖਿਓਨੁਕਰਿ
ਪਰਗਟੁਆਖਿਸੁਣਾਇਆ॥ਸਤਿਗੁਰਿਮਿਲਿਐਸਦਾਮੁਕਤੁਹੈਜਿਨਿਵਿਚਹੁਮੋਹੁ
ਚੁਕਾਇਆ॥ਉਤਮੁਏਹੁਬੀਚਾਰੁਹੈਜਿਨਿਸਚੇਸਿਉਚਿਤੁਲਾਇਆ॥ਜਗਜੀਵਨੁ
ਦਾਤਾਪਾਇਆ॥੬॥ਸਲੋਕਮ:੧ ॥ਹਉਵਿਚਿਆਇਆਹਉਵਿਚਿਗਇਆ
॥ਹਉਵਿਚਿਜੰਮਿਆਹਉਵਿਚਿਮੁਆ॥ਹਉਵਿਚਿਦਿਤਾਹਉਵਿਚਿਲਇਆ॥ਹ
ਉਵਿਚਿਖਟਿਆਹਉਵਿਚਿਗਇਆ॥ਹਉਵਿਚਿਸਚਿਆਰੁਕੂੜਿਆਰੁ॥ਹਉਵਿਚਿਪਾਪ
ਪੁੰਨਵੀਚਾਰੁ॥ਹਉਵਿਚਿਨਰਕਿਸੁਰਗਿਅਵਤਾਰੁ॥ਹਉਵਿਚਿਹਸੈਹਉਵਿਚਿਰੋਵੈ॥ਹਉ
ਵਿਚਿਭਰੀਐਹਉਵਿਚਿਧੋਵੈ॥ਹਉਵਿਚਿਜਾਤੀਜਿਨਸੀਖੋਵੈ॥ਹਉਵਿਚਿਮੂਰਖੁਹ
ਉਵਿਚਿਸਿਆਣਾ॥ਮੋਖਮੁਕਤਿਕੀਸਾਰਨਜਾਣਾ॥ਹਉਵਿਚਿਮਾਇਆਹਉਵਿਚਿਛਾ
ਇਆ॥ਹਉਮੈਕਰਿਕਰਿਜੰਤਉਪਾਇਆ॥ਹਉਮੈਬੂਝੈਤਾਦਰੁਸੂਝੈ॥ਗਿਆਨਵਿਹੂਣਾ
ਕਥਿਕਥਿਲੂਝੈ॥ਨਾਨਕਹੁਕਮੀਲਿਖੀਐਲੇਖੁ॥ਜੇਹਾਵੇਖਹਿਤੇਹਾਵੇਖੁ॥੧॥ਮਹਲਾ੨
॥ਹਉਮੈਏਹਾਜਾਤਿਹੈਹਉਮੈਕਰਮਕਮਾਹਿ॥ਹਉਮੈਏਈਬੰਧਨਾਫਿਰਿਫਿਰਿਜੋਨੀਪਾਹਿ
॥ਹਉਮੈਕਿਥਹੁਊਪਜੈਕਿਤੁਸੰਜਮਿਇਹਜਾਇ॥ਹਉਮੈਏਹੋਹੁਕਮੁਹੈਪਇਐਕਿਰਤਿਫਿ
ਰਾਹਿ॥ਹਉਮੈਦੀਰਘਰੋਗੁਹੈਦਾਰੂਭੀਇਸੁਮਾਹਿ॥ਕਿਰਪਾਕਰੇਜੇਆਪਣੀਤਾਗੁਰਕਾ
ਸਬਦੁਕਮਾਹਿ॥ਨਾਨਕੁਕਹੈਸੁਣਹੁਜਨਹੁਇਤੁਸੰਜਮਿਦੁਖਜਾਹਿ॥੨॥ਪਉੜੀ॥
ਸੇਵਕੀਤੀਸੰਤੋਖੀਈਂਜਿਨੀਸਚੋਸਚੁਧਿਆਇਆ॥ਓਨੀਮੰਦੈਪੈਰੁਨਰਖਿਓਕਰਿਸੁਕਿ

ਤੁਧਰਮੁਕਮਾਇਆ॥ਓਨੀਦੁਨੀਆਤੋੜੇਬੰਧਨਾਅੰਨੁਪਾਣੀਥੋੜਾਖਾਇਆ॥ਤੂੰਬਖਸੀ
ਸਅਗਲਾਨਿਤਦੇਵਹਿਚੜਹਿਸਵਾਇਆ॥ਵਡਿਆਈਵਡਾਪਾਇਆ॥੭॥ਸਲੋਕ
ਮ:੧ ॥ਪੁਰਖਾਂਬਿਰਖਾਂਤੀਰਥਾਂਤਟਾਂਮੇਘਾਂਖੇਤਾਂਹ॥ਦੀਪਾਂਲੋਆਂਮੰਡਲਾਂਖੰਡਾਂਵਰ
ਭੰਡਾਂਹ॥ਅੰਡਜਜੇਰਜਉਤਭੁਜਾਂਖਾਣੀਸੇਤਜਾਂਹ॥ਸੋਮਿਤਿਜਾਣੈਨਾਨਕਾਸਰਾਂਮੇਰਾਂਜੰ
ਤਾਂਹ॥ਨਾਨਕਜੰਤਉਪਾਇਕੈਸੰਮਾਲੇਸਭਨਾਹ॥ਜਿਨਿਕਰਤੈਕਰਣਾਕੀਆਚਿੰਤਾਭਿ
ਕਰਣੀਤਾਹ॥ਸੋਕਰਤਾਚਿੰਤਾਕਰੇਜਿਨਿਉਪਾਇਆਜਗੁ॥ਤਿਸੁਜੋਹਾਰੀਸੁਅਸਤਿਤਿ
ਸੁਤਿਸੁਦੀਬਾਣੁਅਭਗੁ॥ਨਾਨਕਸਚੇਨਾਮਬਿਨੁਕਿਆਟਿਕਾਕਿਆਤਗੁ॥੧॥ਮ:੧
॥ਲਖਨੇਕੀਆਚੰਗਿਆਈਆਲਖਪੁੰਨਾਪਰਵਾਣੁ॥ਲਖਤਪਉਪਰਿਤੀਰਥਾਂਸਹ
ਜਜੋਗਬੇਬਾਣ॥ਲਖਸੂਰਤਣਸੰਗਰਾਮਰਣਮਹਿਛੂਟਹਿਪਰਾਣ॥ਲਖਸੁਰਤੀਲ
ਖਗਿਆਨਧਿਆਨਪੜੀਅਹਿਪਾਠਪੁਰਾਣ॥ਜਿਨਿਕਰਤੈਕਰਣਾਕੀਆਲਿਖਿ
ਆਵਣਜਾਣੁ॥ਨਾਨਕਮਤੀਮਿਥਿਆਕਰਮੁਸਚਾਨੀਸਾਣੁ॥੨॥ਪਉੜੀ॥
ਸਚਾਸਾਹਿਬੁਏਕੁਤੂੰਜਿਨਿਸਚੋਸਚੁਵਰਤਾਇਆ॥ਜਿਸੁਤੂੰਦੇਹਿਤਿਸੁਮਿਲੈਸਚੁਤਾ
ਤਿਨੀਸਚੁਕਮਾਇਆ॥ਸਤਿਗੁਰਿਮਿਲਿਐਸਚੁਪਾਇਆਜਿਨ੍ਹਕੈਹਿਰਦੈਸਚੁਵਸਾ
ਇਆ॥ਮੂਰਖਸਚੁਨਜਾਣਨੀਮਨਮੁਖੀਜਨਮੁਗਵਾਇਆ॥ਵਿਚਿਦੁਨੀਆਕਾਹੇ
ਆਇਆ॥੮॥ਸਲੋਕੁਮ:੧ ॥ਪੜਿਪੜਿਗਡੀਲਦੀਅਹਿਪੜਿਪੜਿਭਰੀ
ਅਹਿਸਾਥ॥ਪੜਿਪੜਿਬੇੜੀਪਾਈਐਪੜਿਪੜਿਗਡੀਅਹਿਖਾਤ॥ਪੜੀਅਹਿਜੇ
ਤੇਬਰਸਬਰਸਪੜੀਅਹਿਜੇਤੇਮਾਸ॥ਪੜੀਐਜੇਤੀਆਰਜਾਪੜੀਅਹਿਜੇਤੇਸਾਸ
॥ਨਾਨਕਲੇਖੈਇਕਗਲਹੋਰੁਹਉਮੈਝਖਣਾਝਖ॥੧॥ਮ:੧ ॥ਲਿਖਿਲਿਖਿਪੜਿ
ਆਤੇਤਾਕੜਿਆ॥ਬਹੁਤੀਰਥਭਵਿਆਤੇਤੋਲਵਿਆ॥ਬਹੁਭੇਖਕੀਆਦੇਹੀਦੁ
ਖੁਦੀਆ॥ਸਹੁਵੇਜੀਆਅਪਣਾਕੀਆ॥ਅੰਨੁਨਖਾਇਆਸਾਦੁਗਵਾਇਆ॥ਬਹੁ
ਦੁਖੁਪਾਇਆਦੂਜਾਭਾਇਆ॥ਬਸਤ੍ਰਨਪਹਿਰੈ॥ਅਹਿਨਿਸਿਕਹਰੈ॥ਮੋਨਿਵਿਗੂਤਾ॥ਕਿ
ਉਜਾਗੈਗੁਰਬਿਨੁਸੂਤਾ॥ਪਗਉਪੇਤਾਣਾ॥ਅਪਣਾਕੀਆਕਮਾਣਾ॥ਅਲੁਮਲੁਖਾਈ
ਸਿਰਿਛਾਈਪਾਈ॥ਮੂਰਖਿਅੰਧੈਪਤਿਗਵਾਈ॥ਵਿਣੁਨਾਵੈਕਿਛੁਥਾਇਨਪਾਈ॥ਰ

ਹੈਬੇਬਾਣੀਮੜੀਮਸਾਣੀ॥ਅੰਧੁਨਜਾਣੈਫਿਰਿਪਛੁਤਾਣੀ॥ਸਤਿਗੁਰੁਭੇਟੇਸੋਸੁਖੁਪ
ਾਏ॥ਹਰਿਕਾਨਾਮੁਮੰਨਿਵਸਾਏ॥ਨਾਨਕਨਦਰਿਕਰੇਸੋਪਾਏ॥ਆਸਅੰਦੇਸੇਤੇਨਿਹਕੇਵਲੁ
ਹਉਮੈਸਬਦਿਜਲਾਏ॥੨॥ਪਉੜੀ॥ ॥ਭਗਤਤੇਰੈਮਨਿਭਾਵਦੇਦਰਿਸੋਹਨਿਕੀਰ
ਤਿਗਾਵਦੇ॥ਨਾਨਕਕਰਮਾਬਾਹਰੇਦਰਿਢੋਅਨਲਹਨੀਧਾਵਦੇ॥ਇਕਿਮੂਲੁਨਬੁਝਨੀ
ਆਪਣਾਅਣਹੋਦਾਆਪੁਗਣਾਇਦੇ॥ਹਉਢਾਢੀਕਾਨੀਚਜਾਤਿਹੋਰਿਉਤਮਜਾਤਿਸ
ਦਾਇਦੇ॥ਤਿਨਮੰਗਾਜਿਤੁਝੈਧਿਆਇਦੇ॥੯॥ਸਲੋਕੁਮ:੧ ॥ਕੂੜੁਰਾਜਾਕੂੜੁਪ
ਰਜਾਕੂੜੁਸਭੁਸੰਸਾਰੁ॥ਕੂੜੁਮੰਡਪਕੂੜੁਮਾੜੀਕੂੜੁਬੈਸਣਹਾਰੁ॥ਕੂੜੁਸੁਇਨਾਕੂੜੁਰੁ
ਪਾਕੂੜੁਪੈਨਣਹਾਰੁ॥ਕੂੜੁਕਾਇਆਕੂੜੁਕਪੜੁਕੂੜੁਰੂਪੁਅਪਾਰੁ॥ਕੂੜੁਮੀਆਕੂੜੁਬੀ
ਬੀਖਪਿਹੋਇਖਾਰੁ॥ਕੂੜਿਕੂੜੈਨੇਹੁਲਗਾਵਿਸਰਿਆਕਰਤਾਰੁ॥ਕਿਸੁਨਾਲਿਕੀਚੈਦੋ
ਸਤੀਸਭੁਜਗੁਚਲਣਹਾਰੁ॥ਕੂੜੁਮਿਠਾਕੂੜੁਮਾਖਿਉਕੂੜੁਡੋਬੇਪੂਰੁ॥ਨਾਨਕੁਵਖਾਣੈ
ਬੇਨਤੀਤੁਧੁਬਾਝੁਕੂੜੋਕੂੜੁ॥੧॥ਮ:੧॥ਸਚੁਤਾਪਰੁਜਾਣੀਐਜਾਰਿਦੈਸਚਾਹੋਇ॥
ਕੂੜਕੀਮਲੁਉਤਰੈਤਨੁਕਰੇਹਛਾਧੋਇ॥ਸਚੁਤਾਪਰੁਜਾਣੀਐਜਾਸਚਿਧਰੇਪਿਆਰੁ
॥ਨਾਉਸੁਣਿਮਨੁਰਹਸੀਐਤਾਪਾਏਮੋਖਦੁਆਰੁ॥ਸਚੁਤਾਪਰੁਜਾਣੀਐਜਾਜੁਗਤਿ
ਜਾਣੈਜੀਉ॥ਧਰਤਿਕਾਇਆਸਾਧਿਕੈਵਿਚਿਦੇਇਕਰਤਾਬੀਉ॥ਸਚੁਤਾਪਰੁਜਾ
ਣੀਐਜਾਸਿਖਸਚੀਲੇਇ॥ਦਇਆਜਾਣੈਜੀਅਕੀਕਿਛੁਪੁੰਨੁਦਾਨੁਕਰੇਇ॥ਸਚੁਤਾ
ਪਰੁਜਾਣੀਐਜਾਆਤਮਤੀਰਥਿਕਰੇਨਿਵਾਸੁ॥ਸਤਿਗੁਰੂਨੋਪੁਛਿਕੈਬਹਿਰਹੈਕਰੇਨਿ
ਵਾਸੁ॥ਸਚੁਸਭਨਾਹੋਇਦਾਰੂਪਾਪਕਢੈਧੋਇ॥ਨਾਨਕੁਵਖਾਣੈਬੇਨਤੀਜਿਨਸਚੁਪਲੈ
ਹੋਇ॥੨॥ਪਉੜੀ॥ ॥ਦਾਨੁਮਹਿੰਡਾਤਲੀਖਾਕੁਜੇਮਿਲੈਤਮਸਤਕਿਲਾਈਐ॥
ਕੂੜਾਲਾਲਚੁਛਡੀਐਹੋਇਇਕਮਨਿਅਲਖੁਧਿਆਈਐ॥ਫਲੁਤੇਵੇਹੋਪਾਈਐ
ਜੇਵੇਹੀਕਾਰਕਮਾਈਐ॥ਜੇਹੋਵੈਪੂਰਬਿਲਿਖਿਆਤਾਧੂੜਿਤਿਨ੍ਹਾਚੀਪਾਈਐ॥ਮ
ਤਿਥੋੜੀਸੇਵਗਵਾਈਐ॥੧੦॥ਸਲੋਕੁਮ:੧ ॥ਸਚਿਕਾਲੁਕੂੜੁਵਰਤਿਆ
ਕਲਿਕਾਲਖਬੇਤਾਲ॥ਬੀਉਬੀਜਿਪਤਿਲੈਗਏਅਬਕਿਉਉਗਵੈਦਾਲਿ॥ਜੇਇ
ਕੁਹੋਇਤਉਗਵੈਰੁਤੀਹੂਰੁਤਿਹੋਇ॥ਨਾਨਕਪਾਹੈਬਾਹਰਾਕੋਰੈਰੰਗੁਨਸੋਇ॥ਭੈਵਿਚਿ

ਖੁੰਬਿਚੜਾਈਐ॥ਸਰਮੁਪਾਹੁਤਨਿਹੋਇ॥ਨਾਨਕਭਗਤੀਜੇਰਪੈਕੂੜੈਸੋਇਨਕੋਇ॥੧॥
ਮ:੧॥ਲਬੁਪਾਪੁਦੁਇਰਾਜਾਮਹਤਾਕੂੜੁਹੋਆਸਿਕਦਾਰੁ॥ਕਾਮੁਨੇਬੁਸਦਿਪੁਛੀਐ
ਬਹਿਬਹਿਕਰੇਬੀਚਾਰੁ॥ਅੰਧੀਰਯਤਿਗਿਆਨਵਿਹੂਣੀਭਾਹਿਭਰੇਮੁਰਦਾਰੁ॥ਗਿਆ
ਨੀਨਚਹਿਵਾਜੇਵਾਵਹਿਰੂਪਕਰਹਿਸੀਗਾਰੁ॥ਊਚੇਕੂਕਹਿਵਾਦਾਗਾਵਹਿਜੋਧਾਕਾ
ਵੀਚਾਰੁ॥ਮੂਰਖਪੰਡਿਤਹਿਕਮਤਿਹੁਜਤਿਸੰਜੈਕਰਹਿਪਿਆਰੁ॥ਧਰਮੀਧਰਮੁਕਰਹਿ
ਗਾਵਾਵਹਿਮੰਗਹਿਮੋਖਦੁਆਰੁ॥ਜਤੀਸਦਾਵਹਿਜੁਗਤਿਨਜਾਣਹਿਛਡਿਬਹਹਿਘ
ਰਬਾਰੁ॥ਸਭੁਕੋਪੂਰਾਆਪੇਹੋਵੈਘਟਿਨਕੋਈਆਖੈ॥ਪਤਿਪਰਵਾਣਾਪਿਛੈਪਾਈਐਤਾ
ਨਾਨਕਤੋਲਿਆਜਾਪੈ॥੨॥ਮ:੧॥ਵਦੀਸੁਵਜਗਿਨਾਨਕਾਸਚਾਵੇਖੈਸੋਇ॥ਸਭ
ਨੀਛਾਲਾਮਾਰੀਆਕਰਤਾਕਰੇਸੁਹੋਇ॥ਅਗੈਜਾਤਿਨਜੋਰੁਹੈਅਗੈਜੀਉਨਵੇ॥ਜਿਨ
ਕੀਲੇਖੈਪਤਿਪਵੈਚੰਗੇਸੇਈਕੇਇ॥੩॥ਪਉੜੀ॥ ॥ਧੁਰਿਕਰਮੁਜਿਨਾਕਉਤੁ
ਧੁਪਾਇਆਤਾਤਿਨੀਖਸਮੁਧਿਆਇਆ॥ਏਨਾਜੰਤਾਕੈਵਸਿਕਿਛੁਨਾਹੀਤੁਧੁਵੇ
ਕੀਜਗਤੁਉਪਾਇਆ॥ਇਕਨਾਨੋਤੂੰਮੇਲਿਲੈਹਿਇਕਿਆਪਹੁਤੁਧੁਖੁਆਇਆ॥
ਗੁਰਕਿਰਪਾਤੇਜਾਣਿਆਜਿਥੈਤੁਧੁਆਪੁਬੁਝਾਇਆ॥ਸਹਜੇਹੀਸਚਿਸਮਾਇਆ॥
੧੧॥ਸਲੋਕੁਮ:੧ ॥ਦੁਖੁਦਾਰੂਸੁਖੁਰੋਗੁਭਇਆਜਾਸੁਖੁਤਾਮਿਨਹੋਈ॥ਤੂੰਕਰਤਾ
ਕਰਣਾਮੈਨਾਹੀਜਾਹਉਕਰੀਨਹੋਈ॥੧॥ਬਲਿਹਾਰੀਕੁਦਰਤਿਵਸਿਆ॥ਤੇਰਾਅੰਤੁ
ਨਜਾਈਲਖਿਆ॥੧॥ਰਹਾਉ॥ਜਾਤਿਮਹਿਜੋਤਿਜੋਤਿਮਹਿਜਾਤਾਅਕਲਕਲਾ
ਭਰਪੂਰਿਰਹਿਆ॥ਤੂੰਸਚਾਸਾਹਿਬੁਸਿਫਤਿਸੁਆਲਿਉਜਿਨਿਕੀਤੀਸੋਪਾਰਿਪਇ
ਆ॥ਕਹੁਨਾਨਕਕਰਤੇਕੀਆਬਾਤਾਜੋਕਿਛੁਕਰਣਾਸੁਕਰਿਰਹਿਆ॥੨॥ਮ:੨॥
ਜੋਗਸਬਦੰਗਿਆਨਸਬਦੰਬੇਦਸਬਦੰਬ੍ਰਾਹਮਣਹ॥ਖਤ੍ਰੀਸਬਦੰਸੂਰਸਬਦੰਸੂਦ੍ਰ
ਸਬਦੰਪ੍ਰਾਕ੍ਰਿਤਹ॥ਸਰਬਸਬਦੰਏਕਸਬਦੰਜੇਕੋਜਾਣੈਭੇਉ॥ਨਾਨਕੁਤਾਕਾਦਾਸੁਹੈ
ਸੋਈਨਿਰੰਜਨਦੇਉ॥੩॥ਮ:੨॥ਏਕਕ੍ਰਿਸਨੰਸਰਬਦੇਵਾਦੇਵਦੇਵਾਤਆਤਮਾ॥
ਆਤਮਾਬਾਸੁਦੇਵਸਿਜੇਕੋਜਾਣੈਭੇਉ॥ਨਾਨਕੁਤਾਕਾਦਾਸੁਹੈਸੋਈਨਿਰੰਜਨਦੇਉ॥
੪॥ਮ:੧॥ਕੁੰਭੇਬਧਾਜਲੁਰਹੈਜਲਬਿਨੁਕੁੰਭੁਨਹੋਇ॥ਗਿਆਨਕਾਬਧਾਮਨੁਰਹੈ

ਗੁਰਬਿਨੁਗਿਆਨੁਨਹੋਇਓ॥੨॥ਪਉੜੀ॥ ॥ਪੜਿਆਹੋਵੈਗੁਨਹਗਾਰੁਤਾਓਮੀ
ਸਾਧੁਨਮਾਰੀਐ॥ਜੇਹਾਘਾਲੇਘਾਲਣਾਤੇਵੇਹੋਨਾਉਪਚਾਰੀਐ॥ਐਸੀਕਲਾਨ
ਖੇਡੀਐਜਿਤੁਦਰਗਹਗਇਆਹਾਰੀਐ॥ਪੜਿਆਅਤੈਓਮੀਆਵੀਚਾਰੁਅਗੈ
ਵੀਚਾਰੀਐ॥ਮੁਹਿਚਲੈਸੁਅਗੈਮਾਰੀਐ॥੧੨॥ਸਲੋਕੁਮਃ੧ ॥ਨਾਨਕਮੇਰੁਸ
ਰੀਰਕਾਇਕੁਰਥੁਇਕੁਰਥਵਾਹੁ॥ਜੁਗੁਜੁਗੁਫੇਰਿਵਟਾਈਅਹਿਗਿਆਨੀਬੁਝਹਿ
ਤਾਹਿ॥ਸਤਜੁਗਿਰਥੁਸੰਤੋਖਕਾਧਰਮੁਅਗੈਰਥਵਾਹੁ॥ਤ੍ਰੇਤੈਰਥੁਜਤੈਕਾਜੋਰੁਅਗੈਰ
ਥਵਾਹੁ॥ਦੁਆਪੁਰਿਰਥੁਤਪੈਕਾਸਤੁਅਗੈਰਥਵਾਹੁ॥ਕਲਜੁਗਿਰਥੁਅਗਨਿਕਾਕੂ
ੜੁਅਗੈਰਥਵਾਹੁ॥੧॥ਮਃ੧ ॥ਸਾਮਕਹੈਸੇਤੰਬਰੁਸੁਆਮੀਸਚਮਹਿਆਛੈਸਾਚਿ
ਰਹੈ॥ਸਭੁਕੋਸਚਿਸਮਾਵੈ॥ਰਿਗੁਕਹੈਰਹਿਆਭਰਪੂਰਿ॥ਰਾਮਨਾਮੁਦੇਵਾਮਹਿਸੂਰੁ॥
ਨਾਇਲਇਐਪਰਾਛਤਜਾਹਿ॥ਨਾਨਕਤਉਮੋਖੰਤਰੁਪਾਹਿ॥ਜੁਜਮਹਿਜੋਰਿਛ
ਲੀਚੰਦ੍ਰਾਵਲਿਕਾਨ੍ਹਕ੍ਰਿਸਨੁਜਾਦਮੁਭਇਆ॥ਪਾਰਜਾਤੁਗੋਪੀਲੈਆਇਆਬਿੰ
ਦ੍ਰਾਬਨਮਹਿਰੰਗੁਕੀਆ॥ਕਲਿਮਹਿਬੇਦੁਅਥਰਬਣੁਹੂਆ॥ਨਾਉਖੁਦਾਈਅਲ
ਹੁਭਇਆ॥ਨੀਲਬਸਤ੍ਰਲੇਕਪੜੇਪਹਿਰੇਤੁਰਕਪਠਾਣੀਅਮਲੁਕੀਆ॥ਚਾਰੇ
ਵੇਦਹੋਏਸਚਿਆਰ॥ਪੜਹਿਗੁਣਹਿਤਿਨਚਾਰਵੀਚਾਰ॥ਭਾਉਭਗਤਿਕਰਿਨੀਚੁ
ਸਦਾਏ॥ਤਉਨਾਨਕਮੋਖੰਤਰੁਪਾਏ॥੨॥ਪਉੜੀ॥ ॥ਸਤਿਗੁਰਵਿਟਹੁਵਾਰਿ
ਆ॥ਜਿਤੁਮਿਲਿਐਖਸਮੁਸਮਾਲਿਆ॥ਜਿਨਿਕਰਿਉਪਦੇਸੁਗਿਆਨਅੰਜਨੁ
ਦੀਆ॥ਇਨ੍ਹੀਨੇਤ੍ਰੀਜਗਤੁਨਿਹਾਲਿਆ॥ਖਸਮੁਛੋਡਿਦੂਜੈਲਗੇਡੂਬੇਸੇਵਣਜਾ
ਰਿਆ॥ਸਤਿਗੁਰੂਹੈਬੋਹਿਥਾਵਿਰਲੈਕਿਨੈਵੀਚਾਰਿਆ॥ਕਰਿਕਿਰਪਾਪਾਰਿਉ
ਤਾਰਿਆ॥੧੩॥ਸਲੋਕੁਮਃ੧ ॥ਸਿੰਮਲਰੁਖੁਸਰਾਇਰਾਅਤਿਦੀਰਘਅਤਿਮੁ
ਚੁ॥ਓਇਜਿਆਵਹਿਆਸਕਰਿਜਾਹਿਨਿਰਾਸੇਕਿਤੁ॥ਫਲਫਿਕੇਫੁਲਬਕਬਕੇ
ਕੰਮਿਨਆਵਹਿਪਤ॥ਮਿਠਤੁਨੀਵੀਨਾਨਕਾਗੁਣਚੰਗਿਆਈਆਤਤੁ॥ਸਭੁਕੋਨਿ
ਵੈਆਪਕਉਪਰਕਉਨਿਵੈਨਕੋਇ॥ਧਰਿਤਾਰਾਜੂਤੋਲੀਐਨਿਵੈਸੁਗਉਰਾਹੋਇ॥
ਅਪਰਾਧੀਦੂਣਾਨਿਵੈਜੋਹੰਤਾਮਿਰਗਾਹਿ॥ਸੀਸਿਨਿਵਾਇਐਕਿਆਥੀਐਜਾਰਿ

ਦੈਕੁਸੁਧੇਜਾਹਿ॥੧॥ਮਃ੧ ॥ਪੜਿਪੁਸਤਕਸੰਧਿਆਬਾਦੰ॥ਸਿਲਪੂਜਸਿਬਗੁਲ
ਸਮਾਧੰ॥ਮੁਖਿਝੂਠਾਬਿਭੂਖਣਸਾਰੰ॥ਤ੍ਰੈਪਾਲਤਿਹਾਲਬਿਚਾਰੰ॥ਗਲਿਮਾਲਾਤਿ
ਲਕੁਲਿਲਾਟੰ॥ਦੁਇਧੋਤੀਬਸਤ੍ਰਕਪਾਟੰ॥ਜੇਜਾਣਸਿਬ੍ਰਹਮੰਕਰਮੰ॥ਸਭਿਫੋਕਟ
ਨਿਸਚਉਕਰਮੰ॥ਕਹੁਨਾਨਕਨਿਹਚਉਧਿਆਵੈ॥ਵਿਣੁਸਤਿਗੁਰਵਾਟਨਪਾਵੈ॥
੨॥ਪਉੜੀ॥ ॥ਕਪੜੁਰੂਪੁਸੁਹਾਵਣਾਛਡਿਦੁਨੀਆਅੰਦਰਿਜਾਵਣਾ॥ਮੰ
ਦਾਚੰਗਾਆਪਣਾਆਪੇਹੀਕੀਤਾਪਾਵਣਾ॥ਹੁਕਮਕੀਏਮਨਿਭਾਵਦੇਰਾਹਿਭੀੜੈਅ
ਗੈਜਾਵਣਾ॥ਨੰਗਾਦੋਜਕਿਚਾਲਿਆਤਾਦਿਸੈਖਰਾਡਰਾਵਣਾ॥ਕਰਿਅਉਗਣ
ਪਛੋਤਾਵਣਾ॥੧੪॥ਸਲੋਕੁਮਃ੧ ॥ਦਇਆਕਪਾਹਸੰਤੋਖੁਸੂਤੁਜਤੁਗੰਢੀਸਤੁ
ਵਟੁ॥ਏਹੁਜਨੇਊਜੀਅਕਾਹਈਤਪਾਡੇਘਤੁ॥ਨਾਏਹੁਤੁਟੈਨਮਲੁਲਗੈਨਾਏਹੁਜਲੈ
ਨਜਾਇ॥ਧੰਨੁਸੁਮਾਣਸਨਾਨਕਾਜੋਗਲਿਚਲੇਪਾਇ॥ਚਉਕੜਿਮੁਲਿਅਣਾ
ਇਆ॥ਬਹਿਚਉਕੈਪਾਇਆ॥ਸਿਖਾਕੰਨਿਚੜਾਈਆ॥ਗੁਰੁਬ੍ਰਾਹਮਣੁਥਿਆ॥
ਓਹੁਮੁਆਓਹੁਝੜਿਪਇਆਵੇਤਗਾਗਇਆ॥੧॥ਮਃ੧ ॥ਲਖਚੋਰੀਆਲਖ
ਜਾਰੀਆਲਖਕੂੜੀਆਲਖਗਾਲਿ॥ਲਖਠਗੀਆਪਹਿਨਾਮੀਆਰਾਤਿਦਿਨਸੁ
ਜੀਅਨਾਲਿ॥ਤਗੁਕਪਾਹਹੁਕਤੀਐਬਾਮਣੁਵਟੇਆਇ॥ਕੁਹਿਬਕਰਾਰਿੰਨਿਖਾਇ
ਆਸਭੁਕੋਆਖੈਪਾਇ॥ਹੋਇਪੁਰਾਣਾਸੁਟੀਐਭੀਫਿਰਿਪਾਈਐਹੋਰੁ॥ਨਾਨਕਤ
ਗੁਨਤੁਟਈਜੇਤਗਿਹੋਵੈਜੋਰੁ॥੨॥ਮਃ੧ ॥ਨਾਇਮੰਨਿਐਪਤਿਊਪਜੈਸਾਲਾਹਿ
ਸਚੁਸੂਤੁ॥ਦਰਗਹਅੰਦਰਿਪਾਈਐਤਗੁਨਤੂਟਸਿਪੂਤ॥੩॥ਮਃ੧ ॥ਤਗੁਨ
ਇੰਦ੍ਰੀਤਗੁਨਨਾਰੀ॥ਭਲਕੇਥੁਕਪਵੈਨਿਤਦਾੜੀ॥ਤਗੁਨਪੈਰੀਤਗੁਨਹਥੀ॥
ਤਗੁਨਜਿਹਵਾਤਗੁਨਅਖੀ॥ਵੇਤਗਾਆਪੇਵਤੈ॥ਵਟਿਧਾਗੇਅਵਰਾਘਤੈ॥
ਲੈਭਾੜਿਕਰੇਵੀਆਹੁ॥ਕਢਿਕਾਗਲੁਦਸੇਰਾਹੁ॥ਸੁਣਿਵੇਖਹੁਲੋਕਾਏਹੁਵਿ
ਡਾਣੁ॥ਮਨਿਅੰਧਾਨਾਉਸੁਜਾਣੁ॥੪॥ਪਉੜੀ॥ ॥ਸਾਹਿਬੁਹੋਇਦਇਆ
ਲੁਕਿਰਪਾਕਰੇਤਾਸਾਈਕਾਰਕਰਾਇਸੀ॥ਸੋਸੇਵਕੁਸੇਵਾਕਰੇਜਿਸਨੋਹੁਕਮੁਮਨ
ਾਇਸੀ॥ਹੁਕਮਿਮੰਨਿਐਹੋਵੈਪਰਵਾਣੁਤਾਖਸਮੈਕਾਮਹਲੁਪਾਇਸੀ॥ਖਸਮੈ

ਭਾਵੈਸੋਕਰੇਮਨਹੁਚਿੰਦਿਆਸੋਫਲੁਪਾਇਸੀ॥ਤਾਦਰਗਹਪੈਧਾਜਾਇਸੀ॥੧੫॥ਸਲੋ
ਕੁਮ:੧ ॥ਗਊਬਿਰਾਹਮਣਕਉਕਰੁਲਾਵਹੁਗੋਬਰਿਤਰਣੁਨਜਾਈ॥ਧੋਤੀਟਿਕ
ਾਤੈਜਪਮਾਲੀਧਾਨੁਮਲੇਛਾਂਖਾਈ॥ਅੰਤਰਿਪੂਜਾਪੜਹਿਕਤੇਬਾਸੰਜਮੁਤੁਰਕਾਭਾਈ॥
ਛੋਡੀਲੇਪਾਖੰਡਾ॥ਨਾਮਿਲਇਐਜਾਹਿਤਰੰਦਾ॥੧॥ਮ:੧॥ਮਾਣਸਖਾਣੇਕਰਹਿਨਿਵ
ਾਜ॥ਛੁਰੀਵਗਾਇਨਿਤਿਨਗਲਿਤਾਗ॥ਤਿਨਘਰਿਬ੍ਰਹਮਣਪੂਰਹਿਨਾਦ॥ਉਨਾਭਿ
ਆਵਹਿਓਈਸਾਦ॥ਕੂੜੀਰਾਸਿਕੂੜਾਵਾਪਾਰੁ॥ਕੂੜੁਬੋਲਿਕਰਹਿਆਹਾਰੁ॥ਸਰਮਧ
ਰਮਕਾਡੇਰਾਦੂਰਿ॥ਨਾਨਕਕੂੜੁਰਹਿਆਭਰਪੂਰਿ॥ਮਥੈਟਿਕਾਤੇੜਿਧੋਤੀਕਖਾਈ॥ਹਥਿ
ਛੁਰੀਜਗਤਕਾਸਾਈ॥ਨੀਲਵਸਤ੍ਰਪਹਿਰਿਹੋਵਹਿਪਰਵਾਣੁ॥ਮਲੇਛਧਾਨੁਲੇਪੂ
ਜਹਿਪੁਰਾਣੁ॥ਅਭਾਖਿਆਕਾਕੁਠਾਬਕਰਾਖਾਣਾ॥ਚਉਕੇਉਪਰਿਕਿਸੈਨਜਾਣਾ॥ਦੇ
ਕੈਚਉਕਾਕਢੀਕਾਰ॥ਉਪਰਿਆਇਬੈਠੇਕੂੜਿਆਰ॥ਮਤੁਭਿਟੈਵੇਮਤੁਭਿਟੈ॥ਇਹੁ
ਅੰਨੁਅਸਾਡਾਫਿਟੈ॥ਤਨਿਫਿਟੈਫੇੜਕਰੇਨਿ॥ਮਨਿਜੂਠੈਚੁਲੀਭਰੇਨਿ॥ਕਹੁਨਾਨਕ
ਸਚੁਧਿਆਈਐ॥ਸੁਚਿਹੋਵੈਤਾਸਚੁਪਾਈਐ॥੨॥ਪਉੜੀ॥ ॥ਚਿਤੈਅੰਦਰਿਸ
ਭੁਕੋਵੇਖਿਨਦਰੀਹੇਠਿਚਲਾਇਦਾ॥ਆਪੇਦੇਵਡਿਆਈਆਆਪੇਹੀਕਰਮਕਰਾਇ
ਦਾ॥ਵਡਹੁਵਡਾਵਡਮੇਦਨੀਸਿਰੇਸਿਰਿਧੰਧੈਲਾਇਦਾ॥ਨਦਰਿਉਪਠੀਜੇਕਰੇਸੁਲਤ
ਾਨਾਘਾਹੁਕਰਾਇਦਾ॥ਦਰਿਮੰਗਨਿਭਿਖਨਪਾਇਦਾ॥੧੬॥ਸਲੋਕੁਮ:੧ ॥ਜੇਮੋਹਾਕ
ਾਘਰੁਮੁਹੈਘਰੁਮੁਹਿਪਿਤਰੀਦੇਇ॥ਅਗੈਵਸਤੁਸਿਞਾਣੀਐਪਿਤਰੀਚੋਰਕਰੇਇ॥
ਵਢੀਅਹਿਹਥਦਲਾਲਕੇਮੁਸਫੀਏਹਕਰੇਇ॥ਨਾਨਕਅਗੈਸੋਮਿਲੈਜਿਖਟੇਘਾਲੇ
ਦੇਇ॥੧॥ਮ:੧॥ਜਿਉਜੋਰੂਸਿਰਨਾਵਣੀਆਵੈਵਾਰੋਵਾਰ॥ਜੂਠੇਜੂਠਾਮੁਖਿਵਸੈਨਿ
ਤਹੋਇਖੁਆਰੁ॥ਸੂਚੇਏਹਿਨਆਖੀਅਹਿਬਹਨਿਜਿਪਿੰਡਾਧੋਇ॥ਸੂਚੇਸੇਈਨਾ
ਨਕਾਜਿਨਮਨਿਵਸਿਆਸੋਇ॥੨॥ਪਉੜੀ॥ ॥ਤੁਰੇਪਲਾਣੇਪਉਣਵੇਗਹਰਰੰਗੀਹ
ਰਮਸਵਾਰਿਆ॥ਕੋਠੇਮੰਡਪਮਾੜੀਆਲਾਇਬੈਠੇਕਰਿਪਾਸਾਰਿਆ॥ਚੀਜਕਰਨਿ
ਮਨਭਾਵਦੇਹਰਿਬੁਝਨਿਨਾਹੀਹਾਰਿਆ॥ਕਰਿਫੁਰਮਾਇਸਿਖਾਇਆਵੇਖਿਮਹਲਤਿ
ਮਰਣਵਿਸਾਰਿਆ॥ਜਰੁਆਈਜੋਬਨਿਹਾਰਿਆ॥੧੭॥ਸਲੋਕੁਮ:੧ ॥ਜੇਕਰਿਸੂ

ਤਕੁਮੰਨੀਐਸਭਤੈਸੂਤਕੁਹੋਇ॥ਗੋਹੇਅਤੈਲਕੜੀਅੰਦਰਿਕੀੜਾਹੋਇ॥ਜੇਤੇਦਾਣੇ
ਅੰਨਕੇਜੀਆਬਾਝੁਨਕੋਇ॥ਪਹਿਲਾਪਾਣੀਜੀਉਹੈਜਿਤੁਹਰਿਆਸਭੁਕੋਇ॥ਸੂਤਕੁ
ਕਿਉਕਰਿਰਖੀਐਸੂਤਕੁਪਵੈਰਸੋਇ॥ਨਾਨਕਸੂਤਕੁਏਵਨਉਤਰੈਗਿਆਨੁਉਤਾਰੇਧੋ
ਇ॥੧॥ਮ:੧ ॥ਮਨਕਾਸੂਤਕੁਲੋਭੁਹੈਜਿਹਵਾਸੂਤਕੁਕੂੜੁ॥ਅਖੀਸੂਤਕੁਵੇਖਣਾ
ਪਰਤ੍ਰਿਅਪਰਧਨਰੂਪੁ॥ਕੰਨੀਸੂਤਕੁਕੰਨਿਪੈਲਾਇਤਬਾਰੀਖਾਹਿ॥ਨਾਨਕਹੰਸਾਆ
ਦਮੀਬਧੇਜਮਪੁਰਿਜਾਹਿ॥੨॥ਮ:੧॥ਸਭੋਸੂਤਕੁਭਰਮੁਹੈਦੂਜੈਲਗੈਜਾਇ॥ਜੰਮ
ਣੁਮਰਣਾਹੁਕਮੁਹੈਭਾਣੈਆਵੈਜਾਇ॥ਖਾਣਾਪੀਣਾਪਵਿਤ੍ਰੁਹੈਦਿਤੋਨੁਰਿਜਕੁਸੰ
ਬਾਹਿ॥ਨਾਨਕਜਿਨੀਗੁਰਮੁਖਿਬੁਝਿਆਤਿਨਾਸੂਤਕੁਨਾਹਿ॥੩॥ਪਉੜੀ॥
ਸਤਿਗੁਰੁਵਡਾਕਰਿਸਾਲਾਹੀਐਜਿਸੁਵਿਚਿਵਡੀਆਵਡਿਆਈਆ॥ਸਹਿਮੇ
ਲੇਤਾਨਦਰੀਆਈਆ॥ਜਾਤਿਸੁਭਾਣਾਤਾਮਨਿਵਸਾਈਆ॥ਕਰਿਹੁਕਮੁਮਸਤ
ਕਿਹਥੁਧਰਿਵਿਚਹੁਮਾਰਿਕਢੀਆਬੁਰਿਆਈਆ॥ਸਹਿਤੁਠੈਨਉਨਿਧਿਪਾਈਆ
॥੧੮॥ਸਲੋਕੁਮ:੧ ॥ਪਹਿਲਾਸੁਚਾਆਪਿਹੋਇਸੁਚੈਬੈਠਾਆਇ॥ਸੁਚੇਅ
ਗੈਰਖਿਓਨੁਕੋਇਨਭਿਟਿਓਜਾਇ॥ਸੁਚਾਹੋਇਕੈਜੇਵਿਆਲਗਾਪੜਣਿਸਲੋਕੁ
॥ਕੁਹਥੀਜਾਈਸਟਿਆਕਿਸੁਏਹੁਲਗਾਦੋਖੁ॥ਅੰਨੁਦੇਵਤਾਪਾਣੀਦੇਵਤਾਬੈਸੰਤ
ਰੁਦੇਵਤਾਲੂਣੁਪੰਜਵਾਪਾਇਆਘਿਰਤੁ॥ਤਾਹੋਆਪਾਕੁਪਵਿਤੁ॥ਪਾਪੀਸਿਉਤਨੁ
ਗਡਿਆਥੁਕਾਪਈਆਤਿਤੁ॥ਜਿਤੁਮੁਖਿਨਾਮੁਨਊਚਰਹਿਬਿਨੁਨਾਵੈਰਸਖਾਹਿ॥ਨਾ
ਨਕਏਵੈਜਾਣੀਐਤਿਤੁਮੁਖਿਥੁਕਾਪਾਹਿ॥੧॥ਮ:੧॥ਭੰਡਿਜੰਮੀਐਭੰਡਿਨਿੰਮੀਐ
ਭੰਡਿਮੰਗਣੁਵੀਆਹੁ॥ਭੰਡਹੁਹੋਵੈਦੋਸਤੀਭੰਡਹੁਚਲੈਰਾਹੁ॥ਭੰਡੁਮੁਆਭੰਡੁਭਾਲੀ
ਐਭੰਡਿਹੋਵੈਬੰਧਾਨੁ॥ਸੋਕਿਉਮੰਦਾਆਖੀਐਜਿਤੁਜੰਮਹਿਰਾਜਾਨ॥ਭੰਡਹੁਹੀਭੰਡੁ
ਊਪਜੈਭੰਡੈਬਾਝੁਨਕੋਇ॥ਨਾਨਕਭੰਡੈਬਾਹਰਾਏਕੋਸਚਾਸੋਇ॥ਜਿਤੁਮੁਖਿਸਦਾਸਾਲ
ਾਹੀਐਭਾਗਾਰਤੀਚਾਰਿ॥ਨਾਨਕਤੇਮੁਖਊਜਲੇਤਿਤੁਸਚੈਦਰਬਾਰਿ॥੨॥ਪਉੜੀ॥
ਸਭੁਕੋਆਖੈਆਪਣਾਜਿਸੁਨਾਹੀਸੋਚੁਣਿਕਢੀਐ॥ਕੀਤਾਆਪੋਆਪਣਾਆਪੇ
ਹੀਲੇਖਾਸੰਢੀਐ॥ਜਾਰਹਣਾਨਾਹੀਐਤੁਜਗਿਤਾਕਾਇਤੁਗਾਰਬਿਹੰਢੀਐ॥ਮੰਦਾ

ਕਿਸੈਨਆਖੀਐਪੜਿਅਖਰੁਏਹੋਬੁਝੀਐ॥ਮੂਰਖੈਨਾਲਿਨਲੁਝੀਐ॥੧੯॥ਸਲੋ
ਕੁਮ:੧ ॥ਨਾਨਕਫਿਕੈਬੋਲਿਐਤਨੁਮਨੁਫਿਕਾਹੋਇ॥ਫਿਕੋਫਿਕਾਸਦੀਐਫਿਕੇ
ਫਿਕੀਸੋਇ॥ਫਿਕਾਦਰਗਹਸਟੀਐਮੁਹਿਥੁਕਾਫਿਕੇਪਾਇ॥ਫਿਕਾਮੂਰਖੁਆਖੀ
ਐਪਾਣਾਲਹੈਸਜਾਇ॥੧॥ਮ:੧ ॥ਅੰਦਰਹੁਝੂਠੇਪੈਜਬਾਹਰਿਦੁਨੀਆਅੰਦਰਿ
ਫੈਲੁ॥ਅਠਸਠਿਤੀਰਥਜੇਨਾਵਹਿਉਤਰੈਨਾਹੀਮੈਲੁ॥ਜਿਨਪਟੁਅੰਦਰਿਬਾਹਰਿਗੁਦੜੁ
ਤੇਭਲੇਸੰਸਾਰਿ॥ਤਿਨਨੇਹੁਲਗਾਰਬਸੇਤੀਦੇਖਨੇਵੀਚਾਰਿ॥ਰੰਗਿਹਸਹਿਰੰਗਿਰੋਵਹਿਚੁਪ
ਭੀਕਰਿਜਾਹਿ॥ਪਰਵਾਹਨਾਹੀਕਿਸੈਕੇਰੀਬਾਝੁਸਚੇਨਾਹ॥ਦਰਿਵਾਟਉਪਰਿਖਰਚੁਮੰਗਾਜਬੈ
ਦੇਇਤਖਾਹਿ॥ਦੀਬਾਨੁਏਕੋਕਲਮਏਕਾਹਮਾਤੁਮ੍ਹਾਮੇਲੁ॥ਦਰਿਲਏਲੇਖਾਪੀੜਿਛੁਟੈਨਾਨ
ਕਜਿਉਤੇਲੁ॥੨॥ਪਉੜੀ॥ ॥ਆਪੇਹੀਕਰਣਾਕੀਓਕਲਆਪੇਹੀਤੈਧਾਰੀਐ॥ਦੇਖ
ਹਿਕੀਤਾਆਪਣਾਧਰਿਕਚੀਪਕੀਸਾਰੀਐ॥ਜੋਆਇਆਸੋਚਲਸੀਸਭੁਕੋਈਆਈਵਾ
ਰੀਐ॥ਜਿਸਕੇਜੀਅਪਰਾਣਹਹਿਕਿਉਸਾਹਿਬੁਮਨਹੁਵਿਸਾਰੀਐ॥ਆਪਣਹਥੀਆਪਣਾ
ਆਪੇਹੀਕਾਜੁਸਵਾਰੀਐ॥੨੦॥ਸਲੋਕੁਮਹਲਾ੨ ॥ਏਹਕਿਨੇਹੀਆਸਕੀਦੂਜੈਲਗੈ
ਜਾਇ॥ਨਾਨਕਆਸਕੁਕਾਂਢੀਐਸਦਹੀਰਹੈਸਮਾਇ॥ਚੰਗੈਚੰਗਾਕਰਿਮੰਨੇਮੰਦੈਮੰਦਾਹੋਇ
॥ਆਸਕੁਏਹੁਨਆਖੀਐਜਿਲੇਖੈਵਰਤੈਸੋਇ॥੧॥ਮਹਲਾ੨ ॥ਸਲਾਮੁਜਬਾਬੁਦੋਵੈ
ਕਰੇਮੁੰਢਹੁਘੁਥਾਜਾਇ॥ਨਾਨਕਦੋਵੈਕੂੜੀਆਥਾਇਨਕਾਈਪਾਇ॥੨॥ਪਉੜੀ॥ ਜਿਤੁ
ਸੇਵਿਐਸੁਖੁਪਾਈਐਸੋਸਾਹਿਬੁਸਦਾਸਮ੍ਹਾਲੀਐ॥ਜਿਤੁਕੀਤਾਪਾਈਐਆਪਣਾਸਾਘਾ
ਲਬੁਰੀਕਿਉਘਾਲੀਐ॥ਮੰਦਾਮੂਲਿਨਕੀਚਈਦੇਲੰਮੀਨਦਰਿਨਿਹਾਲੀਐ॥ਜਿਉਸਾ
ਹਿਬਨਾਲਿਨਹਾਰੀਐਤੇਵੇਹਾਪਾਸਾਢਾਲੀਐ॥ਕਿਛੁਲਾਹੇਉਪਰਿਘਾਲੀਐ॥੨੧॥
ਸਲੋਕੁਮਹਲਾ੨ ॥ਚਾਕਰੁਲਗੈਚਾਕਰੀਨਾਲੇਗਾਰਬੁਵਾਦੁ॥ਗਲਾਕਰੇਘਣੇਰੀ
ਆਖਸਮਨਪਾਏਸਾਦੁ॥ਆਪੁਗਵਾਇਸੇਵਾਕਰੇਤਾਕਿਛੁਪਾਏਮਾਨੁ॥ਨਾਨਕਜਿਸਨੋਲ
ਗਾਤਿਸੁਮਿਲੈਲਗਾਸੋਪਰਵਾਨੁ॥੧॥ਮਹਲਾ੨ ॥ਜੋਜੀਇਹੋਇਸੁਉਗਵੈਮੁਹਕਾਕ
ਹਿਆਵਾਉ॥ਬੀਜੇਬਿਖੁਮੰਗੈਅੰਮ੍ਰਿਤੁਵੇਖਹੁਏਹੁਨਿਆਉ॥੨॥ਮਹਲਾ੨ ॥ਨਾਲਿਇ
ਆਣੇਦੋਸਤੀਕਦੇਨਆਵੈਰਾਸਿ॥ਜੇਹਾਜਾਣੈਤੇਹੋਵਰਤੈਵੇਖਹੁਕੋਨਿਰਜਾਸਿ॥ਵਸਤੂਅੰ

ਦਰਿਵਸਤੁਸਮਾਵੈਦੂਜੀਹੋਵੈਪਾਸਿ॥ਸਾਹਿਬਸੇਤੀਹੁਕਮੁਨਚਲੈਕਹੀਬਣੈਅਰਦਾਸਿ॥
ਕੂੜਿਕਮਾਣੈਕੂੜੋਹੋਵੈਨਾਨਕਸਿਫਤਿਵਿਗਾਸਿ॥੩॥ਮਹਲਾ੨॥ ॥ਨਾਲਿਇਆਣੇਦੋ
ਸਤੀਵਡਾਰੂਸਿਉਨੇਹੁ॥ਪਾਣੀਅੰਦਰਿਲੀਕਜਿਉਤਿਸਦਾਥਾਉਨਥੇਹੁ॥੪॥ਮਹਲਾ੨
॥ਹੋਇਇਆਣਾਕਰੇਕੰਮੁਆਣਿਨਸਕੈਰਾਸਿ॥ਜੇਇਕਅਧਚੰਗੀਕਰੇਦੂਜੀਭੀਵੇਰਾਸਿ
॥੫॥ਪਉੜੀ॥ ॥ਚਾਕਰੁਲਗੈਚਾਕਰੀਜੇਚਲੈਖਸਮੈਭਾਇ॥ਹੁਰਮਤਿਤਿਸਨੋਅ
ਗਲੀਓਹੁਵਜਹੁਭਿਦੂਣਾਖਾਇ॥ਖਸਮੈਕਰੇਬਰਾਬਰੀਫਿਰਿਗੈਰਤਿਅੰਦਰਿਪਾਇ॥ਵ
ਜਹੁਗਵਾਏਅਗਲਾਮੁਹੇਮੁਹਿਪਾਣਾਖਾਇ॥ਜਿਸਦਾਦਿਤਾਖਾਵਣਾਤਿਸੁਕਹੀਐਸਾ
ਬਾਸਿ॥ਨਾਨਕਹੁਕਮੁਨਚਲਈਨਾਲਿਖਸਮਚਲੈਅਰਦਾਸਿ॥੨੨॥ਸਲੋਕੁਮਹਲਾ੨
॥ਏਹਕਿਨੇਹੀਦਾਤਿਆਪਸਤੇਜੋਪਾਈਐ॥ਨਾਨਕਸਾਕਰਮਾਤਿਸਾਹਿਬਤੁਠੈਜੋਮਿਲੈ॥੧॥
ਮਹਲਾ੨ ॥ਏਹਕਿਨੇਹੀਚਾਕਰੀਜਿਤੁਭਉਖਸਮਨਜਾਇ॥ਨਾਨਕਸੇਵਕੁਕਾਢੀਐ
ਜਿਸੇਤੀਖਸਮਸਮਾਇ॥੨॥ਪਉੜੀ॥ ॥ਨਾਨਕਅੰਤਨਜਾਪਨੀਹਰਿਤਾਕੇਪਾਰਾਵਾਰ॥
ਆਪਿਕਰਾਏਸਾਖਤੀਫਿਰਿਆਪਿਕਰਾਏਮਾਰ॥ਇਕਨਾਗਲੀਜੰਜੀਰੀਆਇਕਿਤੁਰੀਚ
ੜਹਿਬਿਸੀਆਰ॥ਆਪਿਕਰਾਏਕਰੇਆਪਿਹਉਕੈਸਿਉਕਰੀਪੁਕਾਰ॥ਨਾਨਕਕਰਣਾ
ਜਿਨਿਕੀਆਫਿਰਿਤਿਸਹੀਕਰਣੀਸਾਰ॥੨੩॥ਸਲੋਕੁਮ:੧ ॥ਆਪੇਭਾਂਡੇ
ਸਾਜਿਅਨੁਆਪੇਪੂਰਣੁਦੇਇ॥ਇਕਨੀਦੁਧੁਸਮਾਈਐਇਕਿਚੁਲ੍ਹੈਰਹਨਿਚੜੇ॥ਇਕਿ
ਨਿਹਾਲੀਪੈਸਵਨਿਇਕਿਉਪਰਿਰਹਨਿਖੜੇ॥ਤਿਨ੍ਹਾਸਵਾਰੇਨਾਨਕਾਜਿਨ੍ਹਕਉਨਦਰਿਕ
ਰੇ॥੧॥ਮਹਲਾ੨ ॥ਆਪੇਸਾਜੇਕਰੇਆਪਿਜਾਈਭਿਰਖੈਆਪਿ॥ਤਿਸੁਵਿਚਿਜੰਤ
ਉਪਾਇਕੈਦੇਖੈਥਾਪਿਉਥਾਪਿ॥ਕਿਸਨੋਕਹੀਐਨਾਨਕਾਸਭੁਕਿਛੁਆਪੇਆਪਿ॥੨॥
ਪਉੜੀ॥ ॥ਵਡੇਕੀਆਵਡਿਆਈਆਕਿਛੁਕਹਣਾਕਹਣੁਨਜਾਇ॥ਸੋਕਰਤਾ
ਕਾਦਰਕਰੀਮੁਦੇਜੀਆਰਿਜਕੁਸੰਬਾਹਿ॥ਸਾਈਕਾਰਕਮਾਵਣੀਧੁਰਿਛੋਡੀਤਿੰਨੈ
ਪਾਇ॥ਨਾਨਕਏਕੀਬਾਹਰੀਹੋਰਦੂਜੀਨਾਹੀਜਾਇ॥ਸੋਕਰੇਜਿਤਿਸੈਰਜਾਇ॥
੨੪॥੧॥ ਸੁਧੁ

੧ੴਸਤਿਨਾਮੁਕਰਤਾਪੁਰਖੁਨਿਰਭਉਨਿਰਵੈਰੁਅਕ
ਾਲਮੂਰਤਿਅਜੂਨੀਸੈਭੰਗੁਰਪ੍ਰਸਾਦਿ॥ ॥ਰਾਗੁਆਸਾਬਾਣੀਭਗਤਾਕੀ
ਕਬੀਰਜੀਉਨਾਮਦੇਉਜੀਉਰਵਿਦਾਸਜੀਉ॥ ਆਸਾਸ੍ਰੀਕਬੀਰਜੀਉ॥
ਗੁਰਚਰਣਲਾਗਿਹਮਬਿਨਵਤਾਪੂਛਤਕਹਜੀਉਪਾਇਆ॥ਕਵਨਕਾਜਿਜਗੁਉ
ਪਜੈਬਿਨਸੈਕਹਹੁਮੋਹਿਸਮਝਾਇਆ॥੧॥ਦੇਵਕਰਹੁਦਇਆਮੋਹਿਮਾਰਗਿਲਾਵਹੁ
ਜਿਤੁਭੈਬੰਧਨਤੂਟੈ॥ਜਨਮਮਰਨਦੁਖਫੇੜੁਕਰਮਸੁਖਜੀਅਜਨਮਤੇਛੂਟੈ॥੧॥ਰਹਾਉ
॥ਮਾਇਆਫਾਸਬੰਧਨਹੀਫਾਰੈਅਰੁਮਨਸੁੰਨਿਨਲੂਕੇ॥ਆਪਾਪਦੁਨਿਰਬਾਣੁਨਚੀਨਿ
ਆਇਨਬਿਧਿਅਭਿਉਨਚੂਕੇ॥੨॥ਕਹੀਨਉਪਜੈਉਪਜੀਜਾਣੈਭਾਵਅਭਾਵਬਿ
ਹੂਣਾ॥ਉਦੈਅਸਤਕੀਮਨਬੁਧਿਨਾਸੀਤਉਸਦਾਸਹਜਿਲਿਵਲੀਣਾ॥੩॥ਜਿ
ਉਪ੍ਰਤਿਬਿੰਬੁਬਿੰਬਕਉਮਿਲੀਹੈਉਦਕਕੁੰਭੁਬਿਗਰਾਨਾ॥ਕਹੁਕਬੀਰਐਸਾਗੁਣ
ਭ੍ਰਮੁਭਾਗਾਤਉਮਨੁਸੁੰਨਿਸਮਾਨਾਂ॥੪॥੧॥ਆਸਾ॥ ॥ਗਜਸਾਢੇਤੈਤੈਧੋਤੀਆ
ਤਿਹਰੇਪਾਇਨਿਤਗ॥ਗਲੀਜਿਨ੍ਹਜਪਮਾਲੀਆਲੋਟੇਹਥਿਨਿਬਗ॥ਓਇਹਰਿਕੇਸੰਤ
ਆਖੀਅਹਿਬਾਨਾਰਸਿਕੇਠਗ॥੧॥ਐਸੇਸੰਤਨਮੋਕਉਭਾਵਹਿ॥ਡਾਲਾਸਿਉਪੇਡਾਗਟ
ਕਾਵਹਿ॥੧॥ਰਹਾਉ॥ਬਾਸਨਮਾਂਜਿਚਰਾਵਹਿਊਪਰਿਕਾਠੀਧੋਇਜਲਾਵਹਿ॥ਬਸੁਧਾਖੋਦਿ
ਕਰਹਿਦੁਇਚੂਲੇਸਾਰੇਮਾਣਸਖਾਵਹਿ॥੨॥ਓਇਪਾਪੀਸਦਾਫਿਰਹਿਅਪਰਾਧੀਮੁਖਹੁਅਪਰ
ਸਕਹਾਵਹਿ॥ਸਦਾਸਦਾਫਿਰਹਿਅਭਿਮਾਨੀਸਗਲਕੁਟੰਬੁਡੁਬਾਵਹਿ॥੩॥ਜਿਤੁਕੋਲਾਇ
ਆਤਿਤਹੀਲਾਗਾਤੈਸੇਕਰਮਕਮਾਵੈ॥ਕਹੁਕਬੀਰਜਿਸੁਸਤਿਗੁਰੁਭੇਟੈਪੁਨਰਪਿਜਨਮਿਨਆ
ਵੈ॥੪॥੨॥ਆਸਾ॥ ॥ਬਾਪਿਦਿਲਾਸਾਮੇਰੋਕੀਨਾ॥ਸੇਜਸੁਖਾਲੀਮੁਖਿਅੰਮ੍ਰਿਤੁਦੀਨਾ
ਤਿਸੁਬਾਪਕਉਕਿਉਮਨਹੁਵਿਸਾਰੀ॥ਆਗੈਗਇਆਨਬਾਜੀਹਾਰੀ॥੧॥ਮੁਈਮੇਰੀਮਾਈ
ਉਖਰਾਸੁਖਾਲਾ॥ਪਹਿਰਉਨਹੀਦਗਲੀਲਗੈਨਪਾਲਾ॥੧॥ਰਹਾਉ॥ਬਲਿਤਿਸੁਬਾਪੈਜਿ
ਨਿਹਉਜਾਇਆ॥ਪੰਚਾਤੇਮੇਰਾਸੰਗੁਚੁਕਾਇਆ॥ਪੰਚਮਾਰਿਪਾਵਾਤਲਿਦੀਨੇ॥ਹਰਿ
ਮਰਨਿਮੇਰਾਮਨੁਤਨੁਭੀਨੇ॥੨॥ਪਿਤਾਹਮਾਰੋਵਡਗੋਸਾਈ॥ਤਿਸੁਪਿਤਾਪਹਿਹਉਕਿਉ
ਰਿਜਾਈ॥ਸਤਿਗੁਰਮਿਲੇਤਮਾਰਗੁਦਿਖਾਇਆ॥ਜਗਤਪਿਤਾਮੇਰੈਮਨਿਭਾਇਆ॥੩

ਹਉਪੂਤੁਤੇਰਾਤੂੰਬਾਪੁਮੇਰਾ॥ਏਕੈਠਾਹਰਦੁਹਾਬਸੇਰਾ॥ਕਹੁਕਬੀਰਜਨਿਏਕੋਬੂਝਿਆ
॥ਗੁਰਪ੍ਰਸਾਦਿਮੈਸਭੁਕਿਛੁਸੁਝਿਆ॥੪॥੩॥ਆਸਾ॥ ॥ਇਕਤੁਪਤਰਿਭਰਿ
ਉਰਕਟਕੁਰਕਟਇਕਤੁਪਤਰਿਭਰਿਪਾਨੀ॥ਆਸਿਪਾਸਿਪੰਚਜੋਗੀਆਬੈਠੇਬੀਚਿਨ
ਕਟਦੇਰਾਨੀ॥੧॥ਨਕਟੀਕੋਠਨਗਨੁਬਾਡਾਤੂੰ॥ਕਿਨਹਿਬਿਬੇਕੀਕਾਟੀਤੂੰ॥੧॥ਰਹਾਉ॥
ਸਗਲਮਾਹਿਨਕਟੀਕਾਵਾਸਾਸਗਲਮਾਰਿਅਉਹੇਰੀ॥ਸਗਲਿਆਕੀਹਉਬਹਿਨਭ
ਾਨੀਜਿਨਹਿਬਰੀਤਿਸੁਚੇਰੀ॥੨॥ਹਮਰੋਭਰਤਾਬਡੋਬਿਬੇਕੀਆਪੇਸੰਤੁਕਹਾਵੈ॥ਓ
ਹੁਹਮਾਰੈਮਾਥੈਕਾਇਮੁਅਉਰੁਹਮਰੈਨਿਕਟਿਨਆਵੈ॥੩॥ਨਾਕਹੁਕਾਟੀਕਾਨਹੁਕਾਟੀ
ਕਾਟਿਕੂਟਿਕੈਡਾਰੀ॥ਕਹੁਕਬੀਰਸੰਤਨਕੀਬੈਰਨਿਤੀਨਿਲੋਕਕੀਪਿਆਰੀ॥੪॥੪॥
ਆਸਾ॥ ॥ਜੋਗੀਜਤੀਤਪੀਸੰਨਿਆਸੀਬਹੁਤੀਰਥਭ੍ਰਮਨਾ॥ਲੁੰਜਿਤਮੁੰਜਿਤ
ਮੋਨਿਜਟਾਧਰਅੰਤਿਤਊਮਰਨਾ॥੧॥ਤਾਤੇਸੇਵੀਅਲੇਰਾਮਨਾ॥ਰਸਨਾਰਾਮਨਾਮਹਿਤੁ
ਜਾਕੈਕਾਕਰੈਜਮਨਾ॥੧॥ਰਹਾਉ॥ਆਗਮਨਿਗਮਜੋਤਿਕਜਾਨਹਿਬਹੁਬਹੁਬਿਆ
ਕਰਨਾ॥ਤੰਤਮੰਤ੍ਰਸਭਅਉਖਧਜਾਨਹਿਅੰਤਿਤਊਮਰਨਾ॥੨॥ਰਾਜਭੋਗਅਰੁਛਤ੍ਰ
ਸਿੰਘਾਸਨਬਹੁਸੁੰਦਰਿਰਮਨਾ॥ਪਾਨਕਪੂਰਸੁਬਾਸਕਚੰਦਨਅੰਤਿਤਊਮਰਨਾ॥੩॥
ਬੇਦਪੁਰਾਨਸਿੰਮ੍ਰਿਤਿਸਭਖੋਜੇਕਹੂਨਊਬਰਨਾ॥ਕਹੁਕਬੀਰਇਉਰਾਮਹਿਜੰਪਉਮੇਟਿ
ਜਨਮਮਰਨਾ॥੪॥੫॥ਆਸਾ॥ ॥ਫੀਲੁਰਬਾਬੀਬਲਦੁਪਖਾਵਜਕਊਆ
ਤਾਲਬਜਾਵੈ॥ਪਹਿਰਿਚੋਲਨਾਗਦਹਨਾਚੈਭੈਸਾਭਗਤਿਕਰਾਵੈ॥੧॥ਰਾਜਾਰਾਮ
ਕਕਰੀਆਬਰੇਪਕਾਏ॥ਕਿਨੈਬੂਝਨਹਾਰੈਖਾਏ॥੧॥ਰਹਾਉ॥ਬੈਠਿਸਿੰਘੁਘਰਿਪਾਨ
ਲਗਾਵੈਘੀਸਗਲਉਰੇਲਿਆਵੈ॥ਘਰਿਘਰਿਮੁਸਰੀਮੰਗਲੁਗਾਵਹਿਕਛੂਆਸੰਖ
ਬਜਾਵੈ॥੨॥ਬੰਸਕੋਪੂਤੁਬੀਆਹਨਚਲਿਆਸੁਇਨੇਮੰਡਪਛਾਏ॥ਰੂਪਕੰਨਿਆਸੁੰਦ
ਰਿਬੇਧੀਸਸੈਸਿੰਘਗੁਨਗਾਏ॥੩॥ਕਹਤਕਬੀਰਸੁਨਹੁਰੇਸੰਤਹੁਕੀਟੀਪਰਬਤੁਖਾਇ
ਆ॥ਕਛੂਆਕਹੈਅੰਗਾਰਭਿਲੋਰਉਲੂਕੀਸਬਦੁਸੁਨਾਇਆ॥੪॥੬॥ ਆਸਾ
॥ਬਟੂਆਏਕੁਬਹਤਰਿਆਧਾਰੀਏਕੋਜਿਸਹਿਦੁਆਰਾ॥ਨਵੈਖੰਡਕੀਪ੍ਰਿਥਮੀਮਾ
ਗੈਸੋਜੋਗੀਜਗਿਸਾਰਾ॥੧॥ਐਸਾਜੋਗੀਨਉਨਿਧਿਪਾਵੈ॥ਤਲਕਾਬ੍ਰਹਮਲੇਗਗਨਿਚਰ

ਵੈ॥੧॥ਰਹਾਉ॥ਖਿੰਥਾਗਿਆਨਧਿਆਨਕਰਿਸੂਈਸਬਦੁਤਾਗਾਮਥਿਘਾਲੈ॥ਪੰਚਤ
ਤੁਕੀਕਰਿਮਿਰਗਾਣੀਗੁਰਕੈਮਾਰਗਿਚਾਲੈ॥੨॥ਦਇਆਫਾਹੁਰੀਕਾਇਆਕਰਿ
ਧੂਈਦ੍ਰਿਸਟਿਕੀਅਗਨਿਜਲਾਵੈ॥ਤਿਸਕਾਭਾਉਲਏਰਿਦਅੰਤਰਿਚਹੁਜੁਗਤਾ
ੜੀਲਾਵੈ॥੩॥ਸਭਜੋਗਤਣਰਾਮਨਾਮੁਹੈਜਿਸਕਾਪਿੰਡੁਪਰਾਨਾ॥ਕਹੁਕਬੀਰਜੇਕਿ
ਰਪਾਧਾਰੈਦੇਇਸਚਾਨੀਸਾਨਾ॥੪॥੭॥ਆਸਾ॥ ਹਿੰਦੂਤੁਰਕਕਹਾਤੇਆਏਕਿਨਿ
ਏਹਰਾਹਚਲਾਈ॥ਦਿਲਮਹਿਸੋਚਿਬਿਚਾਰਿਕਵਾਦੇਭਿਸਤਦੋਜਕਕਿਨਿਪਾਈ
॥੧॥ਕਾਜੀਤੈਕਵਨਕਤੇਬਬਖਾਨੀ॥ਪੜ੍ਹਤਗੁਨਤਐਸੇਸਭਮਾਰੇਕਿਨਹੂੰਖਬਰਿ
ਨਜਾਨੀ॥੧॥ਰਹਾਉ॥ਸਕਤਿਸਨੇਹੁਕਰਿਸੁੰਨਤਿਕਰੀਐਮੈਨਬਦਉਗਾਭਾਈ॥ਜ
ਉਰੇਖੁਦਾਇਮੋਹਿਤੁਰਕੁਕਰੈਗਾਆਪਨਹੀਕਟਿਜਾਈ॥੨॥ਸੁੰਨਤਿਕੀਏਤੁਰਕੁਜੇਹੋ
ਇਗਾਅਉਰਤਕਾਕਿਆਕਰੀਐ॥ਅਰਧਸਰੀਰੀਨਾਰਿਨਛੋਡੈਤਾਤੇਹਿੰਦੂਹੀਰਹੀ
ਐ॥੩॥ਛਾਡਿਕਤੇਬਰਾਮਭਜੁਬਉਰੇਜੁਲਮਕਰਤਹੈਭਾਰੀ॥ਕਬੀਰੈਪਕਰੀਟੇਕ
ਰਾਮਕੀਤੁਰਕਰਹੇਪਚਿਹਾਰੀ॥੪॥੮॥ਆਸਾ॥ ਜਬਲਗੁਤੇਲੁਦੀਵੇਮੁਖਿ
ਬਾਤੀਤਬਸੂਝੈਸਭੁਕੋਈ॥ਤੇਲਜਲੇਬਾਤੀਠਹਰਾਨੀਸੂੰਨਾਮੰਦਰੁਹੋਈ॥੧॥ਰੇਬਉ
ਰੇਤੁਹਿਘਰੀਨਰਾਖੈਕੋਈ॥ਤੂੰਰਾਮਨਾਮੁਜਪਿਸੋਈ॥੧॥ਰਹਾਉ॥ਕਾਕੀਮਾਤਪਿਤਾਕ
ਹੁਕਾਕੋਕਵਨਪੁਰਖਕੀਜੋਈ॥ਘਟਫੂਟੇਕੋਊਬਾਤਨਪੂਛੈਕਾਢਹੁਕਾਢਹੁਹੋਈ॥
੨॥ਦੇਹੁਰੀਬੈਠੀਮਾਤਾਰੋਵੈਖਟੀਆਲੇਗਏਭਾਈ॥ਲਟਛਿਟਕਾਏਤਿਰੀਆਰੋਵੈ
ਹੰਸੁਇਕੇਲਾਜਾਈ॥੩॥ਕਹਤਕਬੀਰਸੁਨਹੁਰੇਸੰਤਹੁਭੈਸਾਗਰਕੈਤਾਈ॥ਇਸੁਬੰ
ਦੇਸਿਰਿਜੁਲਮੁਹੋਤਹੈਜਮੁਨਹੀਹਟੈਗੁਸਾਈ॥੪॥੯॥

ੴਸਤਿਗੁਰਪ੍ਰਸਾਦਿ॥

ਆਸਾਸ੍ਰੀਕਬੀਰਜੀਉਕੇਚਉਪਦੇਇਕਤੁਕੇ॥ ਸਨਕਸਨੰਦਅੰਤੁਨਹੀਪਾ
ਇਆ॥ਬੇਦਪੜੇਪੜਿਬ੍ਰਹਮੇਜਨਮੁਗਵਾਇਆ॥੧॥ਹਰਿਕਾਬਿਲੋਵਨਾਬਿਲੋਵਹੁ
ਮੇਰੇਭਾਈ॥ਸਹਜਿਬਿਲੋਵਹੁਜੈਸੇਤਤੁਨਜਾਈ॥੧॥ਰਹਾਉ॥ਤਨੁਕਰਿਮਟੁਕੀਮ
ਨਮਾਹਿਬਿਲੋਈ॥ਇਸੁਮਟੁਕੀਮਹਿਸਬਦੁਸੰਜੋਈ॥੨॥ਹਰਿਕਾਬਿਲੋਵਨਾਮ

ਬੀਚਾਰਾ॥ਗੁਰਪ੍ਰਸਾਦਿਪਾਵੈਅੰਮ੍ਰਿਤਧਾਰਾ॥੩॥ਕਹੁਕਬੀਰਨਦਰਿਕਰੇਜੇਮੀਰਾ॥ਰਾਮ
ਨਾਮਲਗਿਉਤਰੇਤੀਰਾ॥੪॥੧॥੧੦॥ਆਸਾ॥ ਬਾਤੀਸੂਕੀਤੇਲੁਨਿਖੂਟਾ॥ਮੰਦ
ਲੁਨਬਾਜੈਨਟੁਪੈਸੂਤਾ॥੧॥ਬੁਝਿਗਈਅਗਨਿਨਨਿਕਸਿਓਧੂੰਆ॥ਰਵਿਰਹਿਆਏਕੁ
ਅਵਰੁਨਹੀਦੂਆ॥੧॥ਰਹਾਉ॥ਟੂਟੀਤੰਤੁਨਬਜੈਰਬਾਬੁ॥ਭੂਲਿਬਿਗਾਰਿਓਅਪਨਾਕਾ
ਜੁ॥੨॥ਕਥਨੀਬਦਨੀਕਹਨੁਕਹਾਵਨੁ॥ਸਮਝਿਪਰੀਤਉਬਿਸਰਿਓਗਾਵਨੁ॥੩॥
ਕਹਤਕਬੀਰਪੰਚਜੋਚੂਰੇ॥ਤਿਨਤੇਨਾਹਿਪਰਮਪਦੁਦੂਰੇ॥੪॥੨॥੧੧॥ਆਸਾ॥
ਸੁਤੁਅਪਰਾਧਕਰਤਹੈਜੇਤੇ॥ਜਨਨੀਚੀਤਿਨਰਾਖਸਿਤੇਤੇ॥੧॥ਰਾਮਈਆਹਉਬਾਰਿ
ਕੁਤੇਰਾ॥ਕਾਹੇਨਖੰਡਸਿਅਵਗਨੁਮੇਰਾ॥੧॥ਰਹਾਉ॥ਜੇਅਤਿਕ੍ਰੋਪਕਰੇਕਰਿਧਾਇਆ॥
ਤਾਭੀਚੀਤਿਨਰਾਖਸਿਮਾਇਆ॥੨॥ਚਿੰਤਭਵਨਿਮਨੁਪਰਿਓਹਮਾਰਾ॥ਨਾਮਬਿਨਾਕੈਸੇ
ਉਤਰਸਿਪਾਰਾ॥੩॥ਦੇਹਿਬਿਮਲਮਤਿਸਦਾਸਰੀਰਾ॥ਸਹਜਿਸਹਜਿਗੁਨਰਵੈਕਬੀਰ
॥੪॥੩॥੧੨॥ਆਸਾ॥ ਹਜਹਮਾਰੀਗੋਮਤੀਤੀਰ॥ਜਹਾਬਸਹਿਪੀਤੰਬਰਪੀਰ
॥੧॥ਵਾਹੁਵਾਹੁਕਿਆਖੂਬੁਗਾਵਤਾਹੈ॥ਹਰਿਕਾਨਾਮੁਮੇਰੈਮਨਿਭਾਵਤਾਹੈ॥੧॥ਰਹਾਉ॥
ਨਾਰਦਸਾਰਦਕਰਹਿਖਵਾਸੀ॥ਪਾਸਿਬੈਠੀਬੀਬੀਕਵਲਾਦਾਸੀ॥੨॥ਕੰਠੇਮਾਲਾਜਿ
ਹਵਾਰਾਮੁ॥ਸਹੰਸਨਾਮੁਲੈਲੈਕਰਉਸਲਾਮੁ॥੩॥ਕਹਤਕਬੀਰਰਾਮਗੁਨਗਾਵਉ॥
ਹਿੰਦੂਤੁਰਕਦੋਊਸਮਝਾਵਉ॥੪॥੪॥੧੩॥

ਆਸਾਸ੍ਰੀਕਬੀਰਜੀਉਕੇਪੰਚਪਦੇ੫ਦੁਤੁਕੇ॥ ੴਸਤਿਗੁਰਪ੍ਰਸਾਦਿ॥

ਪਾਤੀਤੋਰੈਮਾਲਿਨੀਪਾਤੀਪਾਤੀਜੀਉ॥ਜਿਸੁਪਾਹਨਕਉਪਾਤੀਤੋਰੈਸੋਪਾਹਨਨਿਰਜੀ
ਉ॥੧॥ਭੂਲੀਮਾਲਨੀਹੈਏਉ॥ਸਤਿਗੁਰੁਜਾਗਤਾਹੈਦੇਉ॥੧॥ਰਹਾਉ॥ਬ੍ਰਹਮੁਪਾ
ਤੀਬਿਸਨੁਡਾਰੀਫੂਲਸੰਕਰਦੇਉ॥ਤੀਨਿਦੇਵਪ੍ਰਤਖਿਤੋਰਹਿਕਰਹਿਕਿਸਕੀਸੇਉ॥
੨॥ਪਾਖਾਨਗਢਿਕੈਮੂਰਤਿਕੀਨੀਦੇਕੈਛਾਤੀਪਾਉ॥ਜੇਏਹਮੂਰਤਿਸਾਚੀਹੈਤਉਗ
ੜ੍ਹਣਹਾਰੇਖਾਉ॥੩॥ਭਾਤੁਪਹਿਤਿਅਰੁਲਾਪਸੀਕਰਕਰਾਕਾਸਾਰੁ॥ਭੋਗਨਹਾਰੇਭੋ
ਗਿਆਇਸੁਮੂਰਤਿਕੇਮੁਖਛਾਰੁ॥੪॥ਮਾਲਿਨਿਭੂਲੀਜਗੁਭੁਲਾਨਾਹਮਭੁਲਾਨੇਨਾ
ਹਿ॥ਕਹੁਕਬੀਰਹਮਰਾਮਰਾਖੇਕ੍ਰਿਪਾਕਰਿਹਰਿਰਾਇ॥੫॥੧॥੧੪॥ਆਸਾ॥

ਬਾਰਹ ਬਰਸ ਬਾਲਪਨ ਬੀਤੇ ਬੀਸ ਬਰਸ ਕਛੁ ਤਪੁ ਨ ਕੀਓ ॥ ਤੀਸ ਬਰਸ ਕਛੁ ਦੇਵ
ਨ ਪੂਜਾ ਫਿਰਿ ਪਛੁਤਾਨਾ ਬਿਰਧਿ ਭਇਓ ॥੧॥ ਮੇਰੀ ਮੇਰੀ ਕਰਤੇ ਜਨਮੁ ਗਇਓ ॥ ਸਾਇ
ਰੁ ਸੋਖਿ ਭੁਜੰ ਬਲਇਓ ॥੧॥ ਰਹਾਉ ॥ ਸੂਕੇ ਸਰਵਰਿ ਪਾਲਿ ਬੰਧਾਵੈ ਲੂਣੈ ਖੇਤਿ ਹਥ
ਵਾਰਿ ਕਰੈ ॥ ਆਇਓ ਚੋਰੁ ਤੁਰੰਤਹ ਲੇ ਗਇਓ ਮੇਰੀ ਰਾਖਤ ਮੁਗਧੁ ਫਿਰੈ ॥੨॥ ਚਰਨ
ਸੀਸੁ ਕਰ ਕੰਪਨ ਲਾਗੇ ਨੈਨੀ ਨੀਰੁ ਅਸਾਰ ਬਹੈ ॥ ਜਿਹਵਾ ਬਚਨੁ ਸੁਧੁ ਨਹੀ ਨਿਕਸੈ ਤਬ
ਰੇ ਧਰਮ ਕੀ ਆਸ ਕਰੈ ॥੩॥ ਹਰਿ ਜੀਉ ਕ੍ਰਿਪਾ ਕਰੈ ਲਿਵ ਲਾਵੈ ਲਾਹਾ ਹਰਿ ਹਰਿ ਨਾਮੁ
ਲੀਓ ॥ ਗੁਰ ਪਰਸਾਦੀ ਹਰਿ ਧਨੁ ਪਾਇਓ ਅੰਤੇ ਚਲਦਿਆ ਨਾਲਿ ਚਲਿਓ ॥੪॥ ਕ
ਹਤ ਕਬੀਰੁ ਸੁਨਹੁ ਰੇ ਸੰਤਹੁ ਅਨੁ ਧਨੁ ਕਛੂਐ ਲੈ ਨ ਗਇਓ ॥ ਆਈ ਤਲਬ ਗੋਪਾ
ਲ ਰਾਇ ਕੀ ਮਾਇਆ ਮੰਦਰ ਛੋਡਿ ਚਲਿਓ ॥੫॥੨॥੧੫॥ ਆਸਾ ॥ ਕਾਹੂ ਦੀਨੇ
ਪਾਟ ਪਟੰਬਰ ਕਾਹੂ ਪਲਘ ਨਿਵਾਰਾ ॥ ਕਾਹੂ ਗਰੀ ਗੋਦਰੀ ਨਾਹੀ ਕਾਹੂ ਖਾਨ ਪਰਾਰਾ
॥ ਅਹਿਰਖ ਵਾਦੁ ਨ ਕੀਜੈ ਰੇ ਮਨ ॥ ਸੁਕ੍ਰਿਤੁ ਕਰਿ ਕਰਿ ਲੀਜੈ ਰੇ ਮਨ ॥੧॥ ਰਹਾਉ ॥ ਕੁਮ੍ਹਾ
ਰੈ ਏਕ ਜੁ ਮਾਟੀ ਗੂੰਧੀ ਬਹੁ ਬਿਧਿ ਬਾਨੀ ਲਾਈ ॥ ਕਾਹੂ ਮਹਿ ਮੋਤੀ ਮੁਕਤਾਹਲ ਕਾਹੂ ਬਿ
ਆਧਿ ਲਗਾਈ ॥੨॥ ਸੂਮਹਿ ਧਨੁ ਰਾਖਨ ਕਉ ਦੀਆ ਮੁਗਧੁ ਕਹੈ ਧਨੁ ਮੇਰਾ ॥ ਜਮ ਕਾ ਡੰ
ਡੁ ਮੂੰਡ ਮਹਿ ਲਾਗੈ ਖਿਨ ਮਹਿ ਕਰੈ ਨਿਬੇਰਾ ॥੩॥ ਹਰਿ ਜਨੁ ਊਤਮੁ ਭਗਤੁ ਸਦਾਵੈ ਆ
ਗਿਆ ਮਨਿ ਸੁਖੁ ਪਾਈ ॥ ਜੋ ਤਿਸੁ ਭਾਵੈ ਸਤਿ ਕਰਿ ਮਾਨੈ ਭਾਣਾ ਮੰਨਿ ਵਸਾਈ ॥੪॥ ਕ
ਹੈ ਕਬੀਰੁ ਸੁਨਹੁ ਰੇ ਸੰਤਹੁ ਮੇਰੀ ਮੇਰੀ ਝੂਠੀ ॥ ਚਿਰਗਟ ਫਾਰਿ ਚਟਾਰਾ ਲੈ ਗਇਓ ਤਰੀ ਤਾ
ਗਰੀ ਛੂਟੀ ॥੫॥੩॥੧੬॥ ਆਸਾ ॥ ਹਮ ਮਸਕੀਨ ਖੁਦਾਈ ਬੰਦੇ ਤੁਮ ਰਾਜ
ਸੁ ਮਨਿ ਭਾਵੈ ॥ ਅਲਹ ਅਵਲਿ ਦੀਨ ਕੋ ਸਾਹਿਬੁ ਜੋਰੁ ਨਹੀ ਫੁਰਮਾਵੈ ॥੧॥ ਕਾਜੀ ਬੋ
ਲਿਆ ਬਨਿ ਨਹੀ ਆਵੈ ॥੧॥ ਰਹਾਉ ॥ ਰੋਜਾ ਧਰੈ ਨਿਵਾਜ ਗੁਜਾਰੈ ਕਲਮਾ ਭਿਸਤਿ
ਨ ਹੋਈ ॥ ਸਤਰਿ ਕਾਬਾ ਘਟ ਹੀ ਭੀਤਰਿ ਜੇ ਕਰਿ ਜਾਨੈ ਕੋਈ ॥੨॥ ਨਿਵਾਜ ਸੋਈ ਜੋ
ਨਿਆਉ ਬਿਚਾਰੈ ਕਲਮਾ ਅਕਲਹਿ ਜਾਨੈ ॥ ਪਾਚਹੁ ਮੁਸਿ ਮੁਸਲਾ ਬਿਛਾਵੈ ਤਬ ਤ
ਉ ਦੀਨੁ ਪਛਾਨੈ ॥੩॥ ਖਸਮੁ ਪਛਾਨਿ ਤਰਸ ਕਰਿ ਜੀਅ ਮਹਿ ਮਾਰਿ ਮਣੀ ਕਰਿ ਫੀਕੀ ॥
ਆਪੁ ਜਨਾਇ ਅਵਰ ਕਉ ਜਾਨੈ ਤਉ ਹੋਇ ਭਿਸਤ ਸਰੀਕੀ ॥੪॥ ਮਾਟੀ ਏਕ ਭੇਖ ਧ

ਰਿ ਨਾਨਾ ਤਾ ਮਹਿ ਬ੍ਰਹਮੁ ਪਛਾਨਾ ॥ ਕਹੈ ਕਬੀਰਾ ਭਿਸਤ ਛੋਡਿ ਕਰਿ ਦੋਜਕ ਸਿਉ ਮਨੁ ਮਾਨਾ
॥੫॥੪॥੧੭॥ ਆਸਾ ॥ ਗਗਨ ਨਗਰਿ ਇਕ ਬੂੰਦ ਨ ਬਰਖੈ ਨਾਦੁ ਕਹਾ ਜੁ ਸਮਾਨਾ ॥ ਪਾ
ਰਬ੍ਰਹਮ ਪਰਮੇਸੁਰ ਮਾਧੋ ਪਰਮ ਹੰਸੁ ਲੇ ਸਿਧਾਨਾ ॥੧॥ ਬਾਬਾ ਬੋਲਤੇ ਤੇ ਕਹਾ ਗਏ ॥ ਦੇਹੀ ਕੇ ਸੰ
ਗਿ ਰਹਤੇ ॥ ਸੁਰਤਿ ਮਾਹਿ ਜੋ ਨਿਰਤੇ ਕਰਤੇ ਕਥਾ ਬਾਰਤਾ ਕਹਤੇ ॥੧॥ ਰਹਾਉ ॥ ਬਜਾਵਨਹਾ
ਰੋ ਕਹਾ ਗਇਓ ਜਿਨਿ ਇਹੁ ਮੰਦਰੁ ਕੀਨਾ ॥ ਸਾਖੀ ਸਬਦੁ ਸੁਰਤਿ ਨਹੀ ਉਪਜੈ ਖਿੰਚਿ ਤੇਜੁ ਸ
ਭੁ ਲੀਨਾ ॥੨॥ ਸ੍ਰਵਨਨ ਬਿਕਲ ਭਏ ਸੰਗਿ ਤੇਰੇ ਇੰਦ੍ਰੀ ਕਾ ਬਲੁ ਥਾਕਾ ॥ ਚਰਨ ਰਹੇ ਕਰ ਢ
ਰਿ ਪਰੇ ਹੈ ਮੁਖਹੁ ਨ ਨਿਕਸੈ ਬਾਤਾ ॥੩॥ ਥਾਕੇ ਪੰਚ ਦੂਤ ਸਭ ਤਸਕਰ ਆਪ ਆਪਣੈ ਭ੍ਰਮਤੇ ॥
ਥਾਕਾ ਮਨੁ ਕੁੰਚਰ ਉਰੁ ਥਾਕਾ ਤੇਜੁ ਸੂਤੁ ਧਰਿ ਰਮਤੇ ॥੪॥ ਮਿਰਤਕ ਭਏ ਦਸੈ ਬੰਦ ਛੂਟੇ ਮਿਤ੍ਰ
ਭਾਈ ਸਭ ਛੋਰੇ ॥ ਕਹਤ ਕਬੀਰਾ ਜੋ ਹਰਿ ਧਿਆਵੈ ਜੀਵਤ ਬੰਧਨ ਤੋਰੇ ॥੫॥੫॥੧੮॥ ਆ
ਸਾ ॥ ਇਕਤੁਕੇ ੪ ॥ ਸਰਪਨੀ ਤੇ ਊਪਰਿ ਨਹੀ ਬਲੀਆ ॥ ਜਿਨਿ ਬ੍ਰਹਮਾ ਬਿਸ
ਨੁ ਮਹਾਦੇਉ ਛਲੀਆ ॥੧॥ ਮਾਰੁ ਮਾਰੁ ਸ੍ਰਪਨੀ ਨਿਰਮਲ ਜਲਿ ਪੈਠੀ ॥ ਜਿਨਿ ਤ੍ਰਿਭਵਣੁ
ਡਸੀਅਲੇ ਗੁਰ ਪ੍ਰਸਾਦਿ ਡੀਠੀ ॥੧॥ ਰਹਾਉ ॥ ਸ੍ਰਪਨੀ ਸ੍ਰਪਨੀ ਕਿਆ ਕਹਹੁ ਭਾਈ ॥ ਜਿਨਿ
ਸਾਚੁ ਪਛਾਨਿਆ ਤਿਨਿ ਸ੍ਰਪਨੀ ਖਾਈ ॥੨॥ ਸ੍ਰਪਨੀ ਤੇ ਆਨ ਛੂਛ ਨਹੀ ਅਵਰਾ ॥ ਸ੍ਰਪਨੀ
ਜੀਤੀ ਕਹਾ ਕਰੈ ਜਮਰਾ ॥੩॥ ਇਹ ਸ੍ਰਪਨੀ ਤਾ ਕੀ ਕੀਤੀ ਹੋਈ ॥ ਬਲੁ ਅਬਲੁ ਕਿਆ ਇ
ਸ ਤੇ ਹੋਈ ॥੪॥ ਇਹ ਬਸਤੀ ਤਾ ਬਸਤ ਸਰੀਰਾ ॥ ਗੁਰ ਪ੍ਰਸਾਦਿ ਸਹਜਿ ਤਰੇ ਕਬੀਰਾ ॥੫
॥੬॥੧੯॥ ਆਸਾ ॥ ਕਹਾ ਸੁਆਨ ਕਉ ਸਿਮ੍ਰਿਤਿ ਸੁਨਾਏ ॥ ਕਹਾ ਸਾਕਤ ਪਹਿ ਹਰਿ
ਗੁਨ ਗਾਏ ॥੧॥ ਰਾਮ ਰਾਮ ਰਾਮ ਰਮੇ ਰਮਿ ਰਹੀਐ ॥ ਸਾਕਤ ਸਿਉ ਭੂਲਿ ਨਹੀ ਕਹੀਐ ॥
੧॥ ਰਹਾਉ ॥ ਕਊਆ ਕਹਾ ਕਪੂਰ ਚਰਾਏ ॥ ਕਹ ਬਿਸੀਅਰ ਕਉ ਦੂਧੁ ਪੀਆਏ ॥੨॥ ਸਤ
ਸੰਗਤਿ ਮਿਲਿ ਬਿਬੇਕ ਬੁਧਿ ਹੋਈ ॥ ਪਾਰਸੁ ਪਰਸਿ ਲੋਹਾ ਕੰਚਨੁ ਸੋਈ ॥੩॥ ਸਾਕਤੁ ਸੁ
ਆਨੁ ਸਭੁ ਕਰੇ ਕਰਾਇਆ ॥ ਜੋ ਧੁਰਿ ਲਿਖਿਆ ਸੁ ਕਰਮ ਕਮਾਇਆ ॥੪॥ ਅੰਮ੍ਰਿਤੁ ਲੈ ਲੈ
ਨੀਮੁ ਸਿੰਚਾਈ ॥ ਕਹਤ ਕਬੀਰ ਉਆ ਕੋ ਸਹਜੁ ਨ ਜਾਈ ॥੫॥੭॥੨੦॥ ਆਸਾ ॥
ਲੰਕਾ ਸਾ ਕੋਟੁ ਸਮੁੰਦ ਸੀ ਖਾਈ ॥ ਤਿਹ ਰਾਵਨ ਘਰ ਖਬਰਿ ਨ ਪਾਈ ॥੧॥ ਕਿਆ ਮਾਗ
ਉ ਕਿਛੁ ਥਿਰੁ ਨ ਰਹਾਈ ॥ ਦੇਖਤ ਨੈਨ ਚਲਿਓ ਜਗੁ ਜਾਈ ॥੧॥ ਰਹਾਉ ॥ ਇਕੁ ਲਖੁ

ਪੂਤਸਵਾਲਖੁਨਾਤੀ॥ਤਿਹਰਾਵਨਘਰਦੀਆਨਬਾਤੀ॥੨॥ਚੰਦੁਸੂਰਜੁਜਾਕੇਤਪਤਰਸੋ
ਈ॥ਬੈਸੰਤਰੁਜਾਕੇਕਪਰੇਧੋਈ॥੩॥ਗੁਰਮਤਿਰਾਮੈਨਾਮਿਬਸਾਈ॥ਅਸਥਿਰੁਰਹੈਨਕਤ
ਹੂੰਜਾਈ॥੪॥ਕਹਤਕਬੀਰੁਸੁਨਹੁਰੇਲੋਈ॥ਰਾਮਨਾਮਬਿਨੁਮੁਕਤਿਨਹੋਈ॥੫॥
੨੧॥ਆਸਾ॥ ॥ਪਹਿਲਾਪੂਤੁਪਿਛੈਰੀਮਾਈ॥ਗੁਰੁਲਾਗੋਚੇਲੇਕੀਪਾਈ॥੧॥
ਏਕੁਅਚੰਭਉਸੁਨਹੁਤੁਮਭਾਈ॥ਦੇਖਤਸਿੰਘੁਚਰਾਵਤਗਾਈ॥੧॥ਰਹਾਉ॥ਜਲਕੀ
ਮਛੁਲੀਤਰਵਰਿਬਿਆਈ॥ਦੇਖਤਕੁਤਰਾਲੈਗਈਬਿਲਾਈ॥੨॥ਤਲੈਰੇਬੈਸਾਊਪ
ਰਿਸੂਲਾ॥ਤਿਸਕੈਪੇਡਿਲਗੇਫਲਫੂਲਾ॥੩॥ਘੋਰੈਚਰਿਭੈਸਚਰਾਵਨਜਾਈ॥ਬਾਹ
ਰਿਬੈਲੁਗੋਨਿਘਰਿਆਈ॥੪॥ਕਹਤਕਬੀਰਜੁਇਸਪਦਬੂਝੈ॥ਰਾਮਰਮਤਤਿਸੁਸ
ਭੁਕਿਛੁਸੂਝੈ॥੫॥੯॥੨੨॥ਬਾਈਸਚਉਪਦੇਤਥਾਪੰਚਪਦੇ॥
ਆਸਾਸ੍ਰੀਕਬੀਰਜੀਉਕੇਤਿਪਦੇ॥੮॥ ਦੁਤੁਕੇ੭ਇਕਤੁਕਾ੧ ੧ੴਸਤਿਗੁਰਪ੍ਰਸਾਦਿ॥
ਬਿੰਦੁਤੇਜਿਨਿਪਿੰਡੁਕੀਆ॥ਅਗਨਿਕੁੰਡਰਹਾਇਆ॥ਦਸਮਾਸਮਾਤਾਉਦਰਿਰਾਖਿਆ
ਬਹੁਰਿਲਾਗੀਮਾਇਆ॥੧॥ਪ੍ਰਾਨੀਕਾਹੇਕਉਲੋਭਿਲਾਗੇਰਤਨਜਨਮੁਖੋਇਆ॥ਪੂਰ
ਬਜਨਮਿਕਰਮਭੂਮਿਬੀਜੁਨਾਹੀਬੋਇਆ॥੧॥ਰਹਾਉ॥ਬਾਰਿਕਤੇਬਿਰਧਿਭਇ
ਆਹੋਨਾਸੋਹੋਇਆ॥ਜਾਜਮੁਆਇਝੋਟਪਕਰੈਤਬਹਿਕਾਹੇਰੋਇਆ॥੨॥ਜੀਵਨੈਕੀ
ਆਸਕਰਹਿਜਮੁਨਿਹਾਰੈਸਾਸਾ॥ਬਾਜੀਗਰੀਸੰਸਾਰੁਕਬੀਰਾਚੇਤਿਢਾਲਿਪਾਸਾ॥੩॥੧॥
੨੩॥ਆਸਾ॥ ॥ਤਨੁਰੈਨੀਮਨੁਪੁਨਰਪਿਕਰਿਹਉਪਾਚਉਤਤਬਰਾਤੀ॥ਰਾਮਰਾਇ
ਸਿਉਭਾਵਰਿਲੈਹਉਆਤਮਤਿਹਰੰਗਿਰਾਤੀ॥੧॥ਗਾਉਗਾਉਰੀਦੁਲਹਨੀਮੰਗਲਚਾ
ਰਾ॥ਮੇਰੇਗ੍ਰਿਹਆਏਰਾਜਾਰਾਮਭਤਾਰਾ॥੧॥ਰਹਾਉ॥ਨਾਭਿਕਮਲਮਹਿਬੇਦੀਰਚਿਲੇਬ੍ਰ
ਹਮਗਿਆਨਉਚਾਰਾ॥ਰਾਮਰਾਇਸੋਦੂਲਹੁਪਾਇਓਅਸਬਡਭਾਗਹਮਾਰਾ॥੨॥ਸੁਰਿਨ
ਰਮੁਨਿਜਨਕਉਤਕਆਏਕੋਟਿਤੇਤੀਸਉਜਾਨਾਂ॥ਕਹਿਕਬੀਰਮੋਹਿਬਿਆਹਿਚਲੇਹੈਪੁਰ
ਖਏਕਭਗਵਾਨਾ॥੩॥੨॥੨੪॥ਆਸਾ॥ ॥ਸਾਸੁਕੀਦੁਖੀਸਸੁਰਕੀਪਿਆਰੀਜੇਠ
ਕੇਨਾਮਿਡਰਉਰੇ॥ਸਖੀਸਹੇਲੀਨਨਦਗਹੇਲੀਦੇਵਰਕੈਬਿਰਹਿਜਰਉਰੇ॥੧॥ਮੇਰੀਮ
ਤਿਬਉਰੀਮੈਰਾਮੁਬਿਸਾਰਿਓ॥ਕਿਨਬਿਧਿਰਹਨਿਰਹਉਰੇ॥ਸੇਜੈਰਮਤੁਨੈਨਨਹੀਪੇਖਉ

ਇਹੁਦੁਖੁਕਾਸਉਕਹਉਰੇ॥੧॥ਰਹਾਉ॥ਬਾਪੁਸਾਵਕਾਕਰੈਲਰਾਈਮਾਇਆਸਦਮਤ
ਵਾਰੀ॥ਬਡੇਭਾਈਕੈਜਬਸੰਗਿਹੋਤੀਤਬਹਉਨਾਹਪਿਆਰੀ॥੨॥ਕਹਤਕਬੀਰਪੰਚ
ਕੋਝਗਰਾਝਗਰਤਜਨਮੁਗਵਾਇਆ॥ਝੂਠੀਮਾਇਆਸਭੁਜਗੁਬਾਧਿਆਮੈਰਾਮਰਮ
ਤਸੁਖੁਪਾਇਆ॥੩॥੩॥੨੫॥ਆਸਾ॥ ॥ਹਮਘਰਿਸੂਤੁਤਨਹਿਨਿਤਤਾਨਾਕੰ
ਠਿਜਨੇਊਤੁਮਾਰੇ॥ਤੁਮ੍ਹਤਉਬੇਦਪੜਹੁਗਾਇਤ੍ਰੀਗੋਬਿੰਦੁਰਿਦੈਹਮਾਰੇ॥੧॥ਮੇਰੀਜਿਹ
ਬਾਬਿਸਨੁਨੈਨਨਾਰਾਇਨਹਿਰਦੈਬਸਹਿਗੋਬਿੰਦਾ॥ਜਮਦੁਆਰਜਬਪੂਛਸਿਬਵਰੇ
ਤਬਕਿਆਕਹਸਿਮੁਕੰਦਾ॥੧॥ਰਹਾਉ॥ਹਮਗੋਰੂਤੁਮਗੁਆਰਗੁਸਾਈਜਨਮਜਨਮ
ਰਖਵਾਰੇ॥ਕਬਹੂੰਨਪਾਰਿਉਤਾਰਿਚਰਾਇਹੁਕੈਸੇਖਸਮਹਮਾਰੇ॥੨॥ਤੂੰਬਾਮ੍ਹਨੁਮੈਕਾ
ਸੀਕਜੁਲਹਾਬੂਝਹੁਮੋਰਗਿਆਨਾ॥ਤੁਮ੍ਹਤਉਜਾਚੇਭੂਪਤਿਰਾਜੇਹਰਿਸਉਮੋਰਧਿਆ
ਨਾ॥੩॥੪॥੨੬॥ਆਸਾ॥ ॥ਜਗਿਜੀਵਨੁਐਸਾਸੁਪਨੇਜੈਸਾਜੀਵਨੁਸੁਪਨ
ਸਮਾਨੰ॥ਸਾਚੁਕਰਿਹਮਗਾਠਿਦੀਨੀਛੋਡਿਪਰਮਨਿਧਾਨੰ॥੧॥ਬਾਬਾਮਾਇਆਮੋਹਹਿ
ਤੁਕੀਨ॥ਜਿਨਿਗਿਆਨੁਰਤਨੁਹਿਰਿਲੀਨ॥੧॥ਰਹਾਉ॥ਨੈਨਦੇਖਿਪਤੰਗੁਉਰਝੈਪ
ਸੁਨਦੇਖੈਆਗਿ॥ਕਾਲਫਾਸਨਮੁਗਧੁਚੇਤੈਕਨਿਕਕਾਮਿਨਿਲਾਗਿ॥੨॥ਕਰਿਬਿ
ਚਾਰੁਬਿਕਾਰਪਰਹਰਿਤਰਨਤਾਰਨਸੋਇ॥ਕਹਿਕਬੀਰਜਗਜੀਵਨੁਐਸਾਦੁਤੀਅਨਾ
ਹੀਕੋਇ॥੩॥੫॥੨੭॥ਆਸਾ॥ ॥ਜਉਮੈਰੂਪਕੀਏਬਹੁਤੇਰੇਅਬਫੁਨਿਰੂਪੁ
ਨਹੋਈ॥ਤਾਗਾਤੰਤੁਸਾਜੁਸਭੁਥਾਕਾਰਾਮਨਾਮਬਸਿਹੋਈ॥੧॥ਅਬਮੋਹਿਨਾਚਨੋਨ
ਆਵੈ॥ਮੇਰਾਮਨੁਮੰਦਰੀਆਨਬਜਾਵੈ॥੧॥ਰਹਾਉ॥ਕਾਮੁਕ੍ਰੋਧੁਮਾਇਆਲੈਜਾਰੀ
ਤ੍ਰਿਸਨਾਗਾਗਰਿਫੂਟੀ॥ਕਾਮਚੋਲਨਾਭਇਆਹੈਪੁਰਾਨਾਗਇਆਭਰਮੁਸਭੁਛੂਟੀ॥
੨॥ਸਰਬਭੂਤਏਕੈਕਰਿਜਾਨਿਆਚੂਕੇਬਾਦਬਿਬਾਦਾ॥ਕਹਿਕਬੀਰਮੈਪੂਰਾਪਾਇ
ਆਭਏਰਾਮਪਰਸਾਦਾ॥੩॥੬॥੨੮॥ਆਸਾ॥ ॥ਰੋਜਾਧਰੈਮਨਾਵੈਅਲਹੁ
ਸੁਆਦਤਿਜੀਅਸੰਘਾਰੈ॥ਆਪਾਦੇਖਿਅਵਰਨਹੀਦੇਖੈਕਾਹੇਕਉਝਖਮਾਰੈ॥੧॥ਕਾਜੀ
ਸਾਹਿਬੁਏਕੁਤੋਹੀਮਹਿਤੇਰਾਸੋਚਿਬਿਚਾਰਿਨਦੇਖੈ॥ਖਬਰਿਨਕਰਹਿਦੀਨਕੇਬਉਰੇਤਾ
ਤੇਜਨਮੁਅਲੇਖੈ॥੧॥ਰਹਾਉ॥ਸਾਚੁਕਤੇਬਬਖਾਨੈਅਲਹੁਨਾਰਿਪੁਰਖੁਨਹੀਕੋਈ

॥ਪੜੇਗੁਨੇਨਾਹੀਕਛੁਬਉਰੇਜਉਦਿਲਮਹਿਖਬਰਿਨਹੋਈ॥੨॥ਅਲਹੁਗੈਬੁਸ
ਗਲਘਟਭੀਤਰਿਹਿਰਦੈਲੇਹੁਬਿਚਾਰੀ॥ਹਿੰਦੂਤੁਰਕਦੁਹੂੰਮਹਿਏਕੈਕਹੈਕਬੀਰ
ਪੁਕਾਰੀ॥੩॥੭॥੨੯॥ਆਸਾ॥ ਤਿਪਦਾ॥ ਇਕਤੁਕਾ॥ ਕੀਓ
ਸੀਗਾਰੁਮਿਲਨਕੇਤਾਈ॥ਹਰਿਨਮਿਲੇਜਗਜੀਵਨਗੁਸਾਈ॥੧॥ਹਰਿਮੇਰੋਪਿਰੁ
ਹਉਹਰਿਕੀਬਹੁਰੀਆ॥ਰਾਮਬਡੇਮੈਤਨਕਲਹੁਰੀਆ॥੧॥ਰਹਾਉ॥ਧਨਪਿਰੁਏਕੈ
ਸੰਗਿਬਸੇਰਾ॥ਸੇਜਏਕਪੈਮਿਲਨੁਦੁਹੇਰਾ॥੨॥ਧੰਨਿਸੁਹਾਗਨਿਜੋਪੀਅਭਾਵੈ॥ਕਹਿ
ਕਬੀਰਫਿਰਿਜਨਮਿਨਆਵੈ॥੩॥੮॥੩੦॥

ੴਸਤਿਗੁਰਪ੍ਰਸਾਦਿ॥

ਆਸਾਸ੍ਰੀਕਬੀਰਜੀਉਕੇਦੁਪਦੇ॥
ਹੀਰੈਹੀਰਾਬੇਧਿਪਵਨਮਨੁਸਹਜੇਰਹਿਆਸਮਾਈ॥ਸਗਲਜੋਤਿਇਨਿਹੀਰੈਬੇਧੀ
ਸਤਿਗੁਰਬਚਨੀਮੈਪਾਈ॥੧॥ਹਰਿਕੀਕਥਾਅਨਾਹਦਬਾਨੀ॥ਹੰਸੁਹੁਇਹੀਰਾਲੇ
ਪਛਾਨੀ॥੧॥ਰਹਾਉ॥ਕਹਿਕਬੀਰਹੀਰਾਅਸਦੇਖਿਓਜਗਮਹਰਹਾਸਮਾਈ॥ਗੁਪ
ਤਾਹੀਰਾਪ੍ਰਗਟਭਇਓਜਬਗੁਰਗਮਦੀਆਦਿਖਾਈ॥੨॥੧॥੩੧॥ਆਸਾ॥
ਪਹਿਲੀਕਰੂਪਿਕੁਜਾਤਿਕੁਲਖਨੀਸਾਹੁਰੈਪੇਈਐਬੁਰੀ॥ਅਬਕੀਸਰੂਪਿਸੁਜਾਨਿ
ਸੁਲਖਨੀਸਹਜੇਉਦਰਿਧਰੀ॥੧॥ਭਲੀਸਰੀਮੁਈਮੇਰੀਪਹਿਲੀਬਰੀ॥ਜੁਗੁਜੁਗੁ
ਜੀਵਉਮੇਰੀਅਬਕੀਧਰੀ॥੧॥ਰਹਾਉ॥ਕਹੁਕਬੀਰਜਬਲਹੁਰੀਆਈਬਡੀਕਾਸੁ
ਗੁਟਰਿਓ॥ਲਹੁਰੀਸੰਗਿਭਈਅਬਮੇਰੈਜੇਠੀਅਉਰੁਧਰਿਓ॥੨॥੨॥੩੨॥ਆਸਾ॥
ਮੇਰੀਬਹੁਰੀਆਕੋਧਨੀਆਨਾਉ॥ਲੇਰਾਖਿਓਰਾਮਜਨੀਆਨਾਉ॥੧॥ਇਨਮੁੰਡੀ
ਅਨਮੇਰਾਘਰੁਧੁੰਧਰਾਵਾ॥ਬਿਟਵਹਿਰਾਮਰਮਊਆਲਾਵਾ॥੧॥ਰਹਾਉ॥ਕਹਤੁਕ
ਬੀਰਸੁਨਹੁਮੇਰੀਮਾਈ॥ਇਨਮੁੰਡੀਅਨਮੇਰੀਜਾਤਿਗਵਾਈ॥੨॥੩॥੩੩॥ਆਸਾ॥
॥ਰਹੁਰਹੁਰੀਬਹੁਰੀਆਘੂੰਘਟੁਜਿਨਿਕਾਢੈ॥ਅੰਤਕੀਬਾਰਲਹੈਗੀਨਆਢੈ॥
ਰਹਾਉ॥ਘੂੰਘਟੁਕਾਢਿਗਈਤੇਰੀਆਗੈ॥ਉਨਕੀਗੈਲਿਤੋਹਿਜਿਨਿਲਾਗੈ॥੧॥ਘੂੰ
ਘਟਕਾਢੇਕੀਇਹੈਬਡਾਈ॥ਦਿਨਦਸਪਾਂਚਬਹੂਭਲੇਆਈ॥੨॥ਘੂੰਘਟੁਤੇਰੋਤੌ
ਉਪਰਿਸਾਚੈ॥ਹਰਿਗੁਨਗਾਇਕੂਦਹਿਅਰੁਨਾਚੈ॥੩॥ਕਹਤਕਬੀਰਬਹੂਤਬਜੀਤੈ

॥ਹਰਿਗੁਨਗਾਵਤਜਨਮੁਬਿਤੀਤੈ॥੪॥੧॥੩੪॥ਆਸਾ॥ ॥ਕਰਵਤੁਭਲਾਨ
ਕਰਵਟਤੇਰੀ॥ਲਾਗੁਗਲੈਸੁਨੁਬਿਨਤੀਮੇਰੀ॥੧॥ਹਉਵਾਰੀਮੁਖੁਫੇਰਿਪਿਆਰੇ॥ਕ
ਰਵਟੁਦੇਮੋਕਉਕਾਹੇਕਉਮਾਰੇ॥੧॥ਰਹਾਉ॥ਜਉਤਨੁਚੀਰਹਿਅੰਗੁਨਮੋਰਉ॥ਪਿੰਡੁਪ
ਰੈਤਉਪ੍ਰੀਤਿਨਤੋਰਉ॥੨॥ਹਮਤੁਮਬੀਚੁਭਇਓਨਹੀਕੋਈ॥ਤੁਮਹਿਸੁਕੰਤਨਾਰਿਹਮ
ਸੋਈ॥੩॥ਕਹਤੁਕਬੀਰੁਸੁਨਹੁਰੇਲੋਈ॥ਅਬਤੁਮਰੀਪਰਤੀਤਿਨਹੋਈ॥੪॥੨॥
੩੫॥ਆਸਾ॥ ॥ਕੋਰੀਕੋਕਾਹੂਮਰਮੁਨਜਾਨਾਂ॥ਸਭੁਜਗੁਆਨਿਤਨਾਇਓਤਾਨਾਂ॥
੧॥ਰਹਾਉ॥ਜਬਤੁਮਸੁਨਿਲੇਬੇਦਪੁਰਾਨਾਂ॥ਤਬਹਮਇਤਨਕੁਪਸਰਿਓਤਾਨਾਂ॥੧॥ਧ
ਰਨਿਅਕਾਸਕੀਕਰਗਹਬਨਾਈ॥ਚੰਦੁਸੂਰਜੁਦੁਇਸਾਥਚਲਾਈ॥੨॥ਪਾਈਜੋਰਿ
ਬਾਤਇਕਕੀਨੀਤਹਤਾਂਤੀਮਨੁਮਾਨਾਂ॥ਜੋਲਾਹੇਘਰੁਅਪਨਾਚੀਨਾਂ॥ਘਟਹੀਰਾਮੁਪਛਾ
ਨਾਂ॥੩॥ਕਹਤੁਕਬੀਰੁਕਾਰਗਹਤੋਰੀ॥ਸੂਤੈਸੂਤਮਿਲਾਏਕੋਰੀ॥੪॥੩॥੩੬॥
ਆਸਾ॥ ॥ਅੰਤਰਿਮੈਲੁਜੇਤੀਰਥਨਾਵੈਤਿਸੁਬੈਕੁੰਠਨਜਾਨਾਂ॥ਲੋਕਪਤੀਣੇਕਛੂ
ਨਹੋਵੈਨਾਹੀਰਾਮੁਅਯਾਨਾ॥੧॥ਪੂਜਹੁਰਾਮੁਏਕੁਹੀਦੇਵਾ॥ਸਾਚਾਨਾਵਣੁਗੁਰਕੀਸੇਵ
॥੧॥ਰਹਾਉ॥ਜਲਕੈਮਜਨਿਜੇਗਤਿਹੋਵੈਨਿਤਨਿਤਮੇਂਡੁਕਨਾਵਹਿ॥ਜੈਸੇਮੇਂਡੁਕਤੈਸੇ
ਓਇਨਰਫਿਰਿਫਿਰਿਜੋਨੀਆਵਹਿ॥੨॥ਮਨਹੁਕਠੋਰੁਮਰੈਬਾਨਾਰਸਿਨਰਕੁਨਬਾਂਚਿ
ਆਜਾਈ॥ਹਰਿਕਾਸੰਤੁਮਰੈਹਾੜੰਬੈਤਸਗਲੀਸੈਨਤਰਾਈ॥੩॥ਦਿਨਸੁਨੈਨਿਬੇਦ
ਨਹੀਸਾਸਤ੍ਰਤਹਾਬਸੈਨਿਰੰਕਾਰਾ॥ਕਹਿਕਬੀਰਨਰਤਿਸਹਿਧਿਆਵਹੁਬਾਵਰਿਆ
ਸੰਸਾਰਾ॥੪॥੪॥੩੭॥

ੴਸਤਿਗੁਰਪ੍ਰਸਾਦਿ॥ ਆਸਾਬਾਣੀਸ੍ਰੀਨਾਮਦੇਉਜੀਕੀ॥

ਏਕਅਨੇਕਬਿਆਪਕਪੂਰਕਜਤਦੇਖਉਤਤਸੋਈ॥ਮਾਇਆਚਿਤ੍ਰਬਚਿਤ੍ਰਬਿਮੋਹਿ
ਤਬਿਰਲਾਬੂਝੈਕੋਈ॥੧॥ਸਭੁਗੋਬਿੰਦੁਹੈਸਭੁਗੋਬਿੰਦੁਹੈਗੋਬਿੰਦਬਿਨੁਨਹੀਕੋਈ
ਸੂਤੁਏਕੁਮਣਿਸਤਸਹੰਸਜੈਸੇਓਤਿਪੋਤਿਪ੍ਰਭੁਸੋਈ॥੧॥ਰਹਾਉ॥ਜਲਤਰੰਗਅਰੁਫੇਨ
ਬੁਦਬੁਦਾਜਲਤੇਭਿੰਨਨਹੋਈ॥ਇਹੁਪਰਪੰਚੁਪਾਰਬ੍ਰਹਮਕੀਲੀਲਾਬਿਚਰਤਆਨ
ਨਹੋਈ॥੨॥ਮਿਥਿਆਭਰਮੁਅਰੁਸੁਪਨਮਨੋਰਥਸਤਿਪਦਾਰਥੁਜਾਨਿਆ॥ਸੁਕ੍ਰਿਤ

ਮਨਸਾਗੁਰਉਪਦੇਸੀਜਾਗਤਹੀਮਨੁਮਾਨਿਆ॥੩॥ਕਹਤਨਾਮਦੇਉਹਰਿਕੀਰਚਨ
ਦੇਖਹੁਰਿਦੈਬੀਚਾਰੀ॥ਘਟਘਟਅੰਤਰਿਸਰਬਨਿਰੰਤਰਿਕੇਵਲਏਕਮੁਰਾਰੀ॥੪॥
੧॥ਆਸਾ॥ ॥ਆਨੀਲੇਕੁੰਭਭਰਾਈਲੇਊਦਕਠਾਕੁਰਕਉਇਸਨਾਨੁਕਰਉ॥ਬ
ਇਆਲੀਸਲਖਜੀਜਲਮਹਿਹੋਤੇਬੀਠਲੁਭੈਲਾਕਾਇਕਰਉ॥੧॥ਜਤ੍ਰਜਾਉਤ
ਤਬੀਠਲੁਭੈਲਾ॥ਮਹਾਅਨੰਦਕਰੇਸਦਕੇਲਾ॥੧॥ਰਹਾਉ॥ਆਨੀਲੇਫੂਲਪਰੋ
ਈਲੇਮਾਲਾਠਾਕੁਰਕੀਹਉਪੂਜਕਰਉ॥ਪਹਿਲੇਬਾਸੁਲਈਹੈਭਵਰਹਬੀਠਲ
ਭੈਲਾਕਾਇਕਰਉ॥੨॥ਆਨੀਲੇਦੂਧੁਰੀਧਾਈਲੇਖੀਰੰਠਾਕੁਰਕਉਨੈਵੇਦੁਕਰ
ਉ॥ਪਹਿਲੇਦੂਧੁਬਿਟਾਰਿਓਬਛਰੈਬੀਠਲੁਭੈਲਾਕਾਇਕਰਉ॥੩॥ਈਭੈਬੀਠ
ਲੁਊਭੈਬੀਠਲੁਬੀਠਲਬਿਨੁਸੰਸਾਰੁਨਹੀ॥ਥਾਨਥਨੰਤਰਿਨਾਮਾਪ੍ਰਣਵੈਪੂਰਿ
ਰਹਿਓਤੂੰਸਰਬਮਹੀ॥੪॥੨॥ਆਸਾ॥ ॥ਮਨੁਮੇਰੋਗਜੁਜਿਹਬਾਮੇਰੀਕਾਤੀ॥
ਮਪਿਮਪਿਕਾਟਉਜਮਕੀਫਾਸੀ॥੧॥ਕਹਾਕਰਉਜਾਤੀਕਹਕਰਉਪਾਤੀ॥ਰਾਮਕੋ
ਨਾਮੁਜਪਉਦਿਨਰਾਤੀ॥੧॥ਰਹਾਉ॥ਰਾਂਗਨਿਰਾਂਗਉਸੀਵਨਿਸੀਵਉ॥ਰਾਮਨਾ
ਮਬਿਨੁਘਰੀਅਨਜੀਵਉ॥੨॥ਭਗਤਿਕਰਉਹਰਿਕੇਗੁਨਗਾਵਉ॥ਆਠਪਹਰਅ
ਪਨਾਖਸਮੁਧਿਆਵਉ॥੩॥ਸੁਇਨੇਕੀਸੂਈਰੁਪੇਕਾਧਾਗਾ॥ਨਾਮੇਕਾਚਿਤੁਹਰਿਸਉ
ਲਾਗਾ॥੪॥੩॥ਆਸਾ॥ ॥ਸਾਪੁਕੁੰਚਛੋਡੈਬਿਖੁਨਹੀਛਾਡੈ॥ਉਦਕਮਾਹਿ
ਜੈਸੇਬਗੁਧਿਆਨੁਮਾਡੈ॥੧॥ਕਾਹੇਕਉਕੀਜੈਧਿਆਨੁਜਪੰਨਾ॥ਜਬਤੇਸੁਧੁਨਾਹੀ
ਮਨੁਅਪਨਾ॥੧॥ਰਹਾਉ॥ਸਿੰਘਚਭੋਜਨੁਜੋਨਰੁਜਾਨੈ॥ਐਸੇਹੀਠਗਦੇਉਬਖਾਨੈ
॥੨॥ਨਾਮੇਕੇਸੁਆਮੀਲਾਹਿਲੇਝਗਰਾ॥ਰਾਮਰਸਾਇਣਪੀਉਰੇਦਗਰਾ॥੩॥੪॥
ਆਸਾ॥ ॥ਪਾਰਬ੍ਰਹਮੁਜਿਚੀਨਸੀਆਸਾਤੇਨਭਾਵਸੀ॥ਰਾਮਾਭਗਤਹਚੇਤੀ
ਅਲੇਅਚਿੰਤਮਨੁਰਾਖਸੀ॥੧॥ਕੈਸੇਮਨਤਰਹਿਗਾਰੇਸੰਸਾਰੁਸਾਗਰੁਬਿਖੈਕੋਬ
॥ਝੂਠੀਮਾਇਆਦੇਖਿਕੈਭੂਲਾਰੇਮਨਾ॥੧॥ਰਹਾਉ॥ਛੀਪੇਕੇਘਰਿਜਨਮੁਦੈਲਾ
ਗੁਰਉਪਦੇਸੁਭੈਲਾ॥ਸੰਤਹਕੈਪਰਸਾਦਿਨਾਮਾਹਰਿਭੇਟੁਲਾ॥੨॥੫॥

ਆਸਾਬਾਣੀਸ੍ਰੀਰਵਿਦਾਸਜੀਉਕੀ॥ ੴਸਤਿਗੁਰਪ੍ਰਸਾਦਿ॥
ਮ੍ਰਿਗਮੀਨਭ੍ਰਿੰਗਪਤੰਗਕੁੰਚਰਏਕਦੋਖਬਿਨਾਸ॥ਪੰਚਦੋਖਅਸਾਧਜਾਮਹਿਤਾਕੀਕੇਤਕਆਸ॥
੧॥ਮਾਧੋਅਬਿਦਿਆਹਿਤਕੀਨ॥ਬਿਬੇਕਦੀਪਮਲੀਨ॥੧॥ਰਹਾਉ॥ਤ੍ਰਿਗਦਜੋਨਿਅਚੇਤ
ਸੰਭਵਪੁੰਨਪਾਪਅਸੋਚ॥ਮਾਨੁਖਾਅਵਤਾਰਦੁਲਭਤਿਹੀਸੰਗਤਿਪੋਚ॥੨॥ਜੀਅਜੰਤਜ
ਹਾਜਹਾਲਗੁਕਰਮਕੇਬਸਿਜਾਇ॥ਕਾਲਫਾਸਅਬਧਲਾਗੇਕਛੁਨਚਲੈਉਪਾਇ॥੩॥ਰ
ਵਿਦਾਸਦਾਸਉਦਾਸਤਜੁਭ੍ਰਮੁਤਪਨਤਪੁਗੁਰਗਿਆਨ॥ਭਗਤਜਨਭੈਹਰਨਪਰਮਾਨੰਦਕ
ਰਹੁਨਿਦਾਨ॥੪॥੧॥ਆਸਾ॥ ॥ਸੰਤਤੁਝੀਤਨੁਸੰਗਤਿਪ੍ਰਾਨ॥ਸਤਿਗੁਰਗਿਆਨਜਾਨੈ
ਸੰਤਦੇਵਾਦੇਵ॥੧॥ਸੰਤਚੀਸੰਗਤਿਸੰਤਕਥਾਰਸੁ॥ਸੰਤਪ੍ਰੇਮਮਾਝੈਦੀਜੈਦੇਵਾਦੇਵ॥੧॥ਰ
ਹਾਉ॥ਸੰਤਆਚਰਣਸੰਤਚੋਮਾਰਗੁਸੰਤਚਓਲ੍ਹਗਓਲ੍ਹਗਣੀ॥੨॥ਅਉਰਇਕਮਾਗ
ਉਭਗਤਿਚਿੰਤਾਮਣਿ॥ਜਣੀਲਖਾਵਹੁਅਸੰਤਪਾਪੀਸਣਿ॥੩॥ਰਵਿਦਾਸੁਭਣੈਜੋਜਾਣੈ
ਸੋਜਾਣੁ॥ਸੰਤਅਨੰਤਹਿਅੰਤਰੁਨਾਹੀ॥੪॥੨॥ਆਸਾ॥ ॥ਤੁਮਚੰਦਨਹਮਇਰੰਡਬ
ਪੁਰੇਸੰਗਿਤੁਮਾਰੇਬਾਸਾ॥ਨੀਚਰੂਖਤੇਊਚਭਏਹੈਗੰਧਸੁਗੰਧਨਿਵਾਸਾ॥੧॥ਮਾਧਉਸਤਸੰ
ਗਤਿਸਰਨਿਤੁਮਾਰੀ॥ਹਮਅਉਗਨਤੁਮਉਪਕਾਰੀ॥੧॥ਰਹਾਉ॥ਤੁਮਮਖਤੂਲਸੁਪੇਦਸਪੇ
ਅਲਹਮਬਪੁਰੇਜਸਕੀਰਾ॥ਸਤਸੰਗਤਿਮਿਲਿਰਹੀਐਮਾਧਉਜੈਸੇਮਧੁਪਮਖੀਰਾ॥੨
॥ਜਾਤੀਓਛਾਪਾਤੀਓਛਾਓਛਾਜਨਮੁਹਮਾਰਾ॥ਰਾਜਾਰਾਮਕੀਸੇਵਨਕੀਨੀਕਹਿਰਵਿਦਾਸ
ਚਮਾਰਾ॥੩॥੩॥ਆਸਾ॥ ॥ਕਹਾਭਇਓਜਉਤਨੁਭਇਓਛਿਨੁਛਿਨੁ॥ਪ੍ਰੇਮੁਜਾਇ
ਤਉਡਰਪੈਤੇਰੋਜਨੁ॥੧॥ਤੁਝਹਿਚਰਨਅਰਬਿੰਦਭਵਨਮਨੁ॥ਪਾਨਕਰਤਪਾਇਓਪਾਇ
ਓਰਮਈਆਧਨੁ॥੧॥ਰਹਾਉ॥ਸੰਪਤਿਬਿਪਤਿਪਟਲਮਾਇਆਧਨੁ॥ਤਾਮਹਿਮਗਨਹੋਤ
ਨਤੇਰੋਜਨੁ॥੨॥ਪ੍ਰੇਮਕੀਜੇਵਰੀਬਾਧਿਓਤੇਰੋਜਨ॥ਕਹਿਰਵਿਦਾਸਛੂਟਿਬੋਕਵਨਗੁਨ॥
੩॥੪॥ਆਸਾ॥ ॥ਹਰਿਹਰਿਹਰਿਹਰਿਹਰਿਹਰਿਹਰੇ॥ਹਰਿਸਿਮਰਤਜਨਗਏਨਿਸ
ਤਰਿਤਰੇ॥੧॥ਰਹਾਉ॥ਹਰਿਕੇਨਾਮਕਬੀਰਉਜਾਗਰ॥ਜਨਮਜਨਮਕੇਕਾਟੇਕਾਗਰ॥
੧॥ਨਿਮਤਨਾਮਦੇਉਦੂਧੁਪੀਆਇਆ॥ਤਉਜਗਜਨਮਸੰਕਟਨਹੀਆਇਆ॥੨॥ਜਨ
ਰਵਿਦਾਸਰਾਮਰੰਗਿਰਾਤਾ॥ਇਉਗੁਰਪਰਸਾਦਿਨਰਕਨਹੀਜਾਤਾ॥੩॥੫॥

ਮਈਕੋਪੁਤਰਾਕੈਸੇਨਚਤੁਹੈ॥ਦੇਖੈਦੇਖੈਸੁਨੈਬੋਲੈਦਉਰਿਓਫਿਰਤੁਹੈ॥੧॥ਰਹਾਉ॥
ਜਬਕਛੁਪਾਵੈਤਬਗਰਬੁਕਰਤੁਹੈ॥ਮਾਇਆਗਈਤਬਰੋਵਨੁਲਗਤੁਹੈ॥੧॥ਮਨਬ
ਚਕ੍ਰਮਰਸਕਸਹਿਲੁਭਾਨਾ॥ਬਿਨਸਿਗਇਆਜਾਇਕਹੂੰਸਮਾਨਾ॥੨॥ਕਹਿਰਵਿਦਾ
ਸਬਾਜੀਜਗੁਭਾਈ॥ਬਾਜੀਗਰਸਉਮੋੁਹਿਪ੍ਰੀਤਿਬਨਿਆਈ॥੩॥੬॥
ਆਸਾਬਾਣੀਭਗਤਧੰਨੇਜੀਕੀ॥ ੴਸਤਿਗੁਰਪ੍ਰਸਾਦਿ
ਭ੍ਰਮਤਫਿਰਤਬਹੁਜਨਮਬਿਲਾਨੇਤਨੁਮਨੁਧਨੁਨਹੀਧੀਰੇ॥ਲਾਲਚਬਿਖੁਕਾਮਲੁ
ਬਧਰਾਤਾਮਨਿਬਿਸਰੇਪ੍ਰਭਹੀਰੇ॥੧॥ਬਿਖੁਫਲਮੀਠਲਗੇਮਨਬਉਰੇਚਾਰਬਿਚਾਰ
ਜਾਨਿਆ॥ਗੁਨਤੇਪ੍ਰੀਤਿਬਢੀਅਨਭਾਂਤੀਜਨਮਮਰਨਫਿਰਿਤਾਨਿਆ॥੧॥
ਜੁਗਤਿਜਾਨਿਨਹੀਰਿਦੈਨਿਵਾਸੀਜਲਤਜਾਲਜਮਫੰਧਪਰੇ॥ਬਿਖੁਫਲਸੰਚਿਭ
ਰੇਮਨਐਸੇਪਰਮਪੁਰਖਪ੍ਰਭਮਨਬਿਸਰੇ॥੨॥ਗਿਆਨਪ੍ਰਵੇਸੁਗੁਰਹਿਧਨੁਦੀਆਧਿਆ
ਨੁਮਾਨੁਮਨਏਕਮਏ॥ਪ੍ਰੇਮਭਗਤਿਮਾਨੀਸੁਖੁਜਾਨਿਆਤ੍ਰਿਪਤਿਅਘਾਨੇਮੁਕਤਿਭਏ॥
੩॥ਜੋਤਿਸਮਾਇਸਮਾਨੀਜਾਕੈਅਛਲੀਪ੍ਰਭੁਪਹਿਚਾਨਿਆ॥ਧੰਨੈਧਨੁਪਾਇਆਧਰ
ਣੀਧਰੁਮਿਲਿਜਨਸੰਤਸਮਾਨਿਆ॥੪॥੧॥ ਮਹਲਾ ੫ ॥ਗੋਬਿੰਦਗੋਬਿੰ
ਦਗੋਬਿੰਦਸੰਗਿਨਾਮਦੇਉਮਨੁਲੀਣਾ॥ਆਢਦਾਮਕੋਛੀਪਰੋਹੋਇਓਲਾਖੀਣਾ॥੧॥
ਰਹਾਉ॥ਬੁਨਨਾਤਨਨਾਤਿਆਗਿਕੈਪ੍ਰੀਤਿਚਰਨਕਬੀਰਾ॥ਨੀਚਕੁਲਾਜੋਲਾਹਰਾਭਇ
ਓਗੁਨੀਯਗਹੀਰਾ॥੧॥ਰਵਿਦਾਸੁਢੁਵੰਤਾਢੋਰਨੀਤਿਤਿਨਿਤਿਆਗੀਮਾਇਆ॥ਪ
ਰਗਟੁਹੋਆਸਾਧਸੰਗਿਹਰਿਦਰਸਨੁਪਾਇਆ॥੨॥ਸੈਨੁਨਾਈਬੁਤਕਾਰੀਆਓਹੁਘਰਿ
ਘਰਿਸੁਨਿਆ॥ਹਿਰਦੇਵਸਿਆਪਾਰਬ੍ਰਹਮੁਭਗਤਾਮਹਿਗਨਿਆ॥੩॥ਇਹਬਿਧਿ
ਸੁਨਿਕੈਜਾਟਰੋਉਠਿਭਗਤੀਲਾਗਾ॥ਮਿਲੇਪ੍ਰਤਖਿਗੁਸਾਈਆਧੰਨਾਵਡਭਾਗਾ॥੪॥
੨ ॥ਰੇਚਿਤਚੇਤਸਿਕੀਨਦਯਾਲਦਮੋਦਰਬਿਬਹਿਨਜਾਨਸਿਕੋਈ॥ਜੇਧਾ
ਵਹਿਬ੍ਰਹਮੰਡਖੰਡਕਉਕਰਤਾਕਰੈਸੁਹੋਈ॥੧॥ਰਹਾਉ॥ਜਨਨੀਕੇਰੇਉਦਰਉਦਕ
ਮਹਿਪਿੰਡੁਕੀਆਦਸਦੁਆਰਾ॥ਦੇਇਅਹਾਰੁਅਗਨਿਮਹਿਰਾਖੈਐਸਾਖਸਮੁਹਮਾਰਾ
॥੧॥ਕੁੰਮੀਜਲਮਾਹਿਤਨਤਿਸੁਬਾਹਰਿਪੰਖਖੀਰੁਤਿਨਨਾਹੀ॥ਪੂਰਨਪਰਮਾਨੰਦਮਨੋ

ਹਰਸਮਝਿਦੇਖੁਮਨਮਾਹੀ॥੨॥ਪਾਖਣਿਕੀਟੁਗੁਪਤੁਹੋਇਰਹਤਾਤਾਚੋਮਾਰਗੁਨਾਹੀ॥
ਕਹੈਧੰਨਾਪੂਰਨਤਾਹੂਕੋਮਤਰੇਜੀਅਡਰਾਂਹੀ॥੩॥੩॥
ਆਸਾਸੇਖਫਰੀਦਜੀਉਕੀਬਾਣੀ॥ ੴਸਤਿਗੁਰਪ੍ਰਸਾਦਿ॥
ਦਿਲਹੁਮੁਹਬਤਿਜਿੰਨਸੇਈਸਚਿਆ॥ਜਿਨਮਨਿਹੋਰੁਮੁਖਿਹੋਰੁਸਿਕਾਂਢੇਕਚਿਆ॥
੧॥ਰਤੇਇਸਕਖੁਦਾਇਰੰਗਿਦੀਦਾਰਕੇ॥ਵਿਸਰਿਆਜਿਨਨਾਮੁਤੇਭੁਇਭਾਰੁਥੀਏ
॥੧॥ਰਹਾਉ॥ਆਪਿਲੀਏਲੜਿਲਾਇਦਰਿਦਰਵੇਸਸੇ॥ਤਿਨਧੰਨੁਜਣੇਦੀਮਾਉ
ਆਏਸਫਲੁਸੇ॥੨॥ਪਰਵਦਗਾਰਅਪਾਰਅਗਮਬੇਅੰਤਤੂ॥ਜਿਨਾਪਛਾਤਾਸਚੁਚੁੰ
ਮਾਪੈਰਮੂੰ॥੩॥ਤੇਰੀਪਨਹਖੁਦਾਇਤੂਬਖਸੰਦਗੀ॥ਸੇਖਫਰੀਦੈਖੈਰੁਦੀਜੈਬੰਦਗੀ॥
੪॥੧॥ਆਸਾ॥ ॥ਬੋਲੈਸੇਖਫਰੀਦੁਪਿਆਰੇਅਲਹਲਗੇ॥ਇਹੁਤਨੁਹੋ
ਸੀਖਾਕਨਿਮਾਣੀਗੋਰਘਰੇ॥੧॥ਆਜੁਮਿਲਾਵਾਸੇਖਫਰੀਦਟਾਕਿਮਕੂੰਜੜੀਆ
ਮਨਹੁਮਚਿੰਦੜੀਆ॥੧॥ਰਹਾਉ॥ਜੇਜਾਣਾਮਰਿਜਾਈਐਘੁਮਿਨਆਈਐ॥ਝੂ
ਠੀਦੁਨੀਆਲਗਿਨਆਪੁਵਞਾਈਐ॥੨॥ਬੋਲੀਐਸਚੁਧਰਮੁਝੂਠੁਨਬੋਲੀਐ॥
ਜੋਗੁਰੁਦਸੈਵਾਟਮੁਰੀਦਾਜੋਲੀਐ॥੩॥ਛੈਲਲੰਘੰਦੇਪਾਰਿਗੋਰੀਮਨੁਧੀਰਿਆ॥
ਕੰਚਨਵੰਨੇਪਾਸੇਕਲਵਤਿਚੀਰਿਆ॥੪॥ਸੇਖਹੈਯਾਤੀਜਗਿਨਕੋਈਥਿਰੁਰਹਿਆ॥
ਜਿਸੁਆਸਣਿਹਮਬੈਠੇਕੇਤੇਬੈਸਿਗਇਆ॥੫॥ਕਤਿਕਕੂੰਜਾਂਚੇਤਿਡਉਸਾਵਣਿ
ਬਿਜੁਲੀਆਂ॥ਸੀਆਲੇਸੋਹੰਦੀਆਂਪਿਰਗਲਿਬਾਹੜੀਆਂ॥੬॥ਚਲੇਚਲਣ
ਹਾਰਵਿਚਾਰਾਲੇਇਮਨੋ॥ਗੰਢੇਦਿਆਂਛਿਅਮਾਹਤੁੜੰਦਿਆਹਿਕੁਖਿਨੋ॥੭॥
ਜਿਮੀਪੁਛੈਅਸਮਾਨਫਰੀਦਾਖੇਵਟਕਿੰਨਿਗਏ॥ਜਾਲਣਗੋਰਾਂਨਾਲਿਉਲਾਮੇਜੀ
ਅਸਹੇ॥੮॥੧॥੨॥

੧ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ
ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ॥

ਰਾਗੁ ਗੂਜਰੀ ਮਹਲਾ ੧ ਚਉਪਦੇ ॥ ਘਰੁ ੧ ॥ ਤੇਰਾ ਨਾਮੁ ਕਰੀ ਚਨਣਾਠੀ
ਆ ਜੇ ਮਨੁ ਉਰਸਾ ਹੋਇ ॥ ਕਰਣੀ ਕੁੰਗੂ ਜੇ ਰਲੈ ਘਟ ਅੰਤਰਿ ਪੂਜਾ ਹੋਇ ॥੧॥ ਪੂਜਾ ਕੀ
ਚੈ ਨਾਮੁ ਧਿਆਈਐ ਬਿਨੁ ਨਾਵੈ ਪੂਜ ਨ ਹੋਇ ॥੧॥ ਰਹਾਉ ॥ ਬਾਹਰਿ ਦੇਵ ਪਖਾਲੀ
ਅਹਿ ਜੇ ਮਨੁ ਧੋਵੈ ਕੋਇ ॥ ਜੂਠਿ ਲਹੈ ਜੀਉ ਮਾਜੀਐ ਮੋਖ ਪਇਆਣਾ ਹੋਇ ॥੨॥ ਪਸੂ
ਮਿਲਹਿ ਚੰਗਿਆਈਆ ਖੜੁ ਖਾਵਹਿ ਅੰਮ੍ਰਿਤੁ ਦੇਹਿ ॥ ਨਾਮ ਵਿਹੂਣੇ ਆਦਮੀ ਧ੍ਰਿਗੁ
ਜੀਵਣ ਕਰਮ ਕਰੇਹਿ ॥੩॥ ਨੇੜਾ ਹੈ ਦੂਰਿ ਨ ਜਾਣਿਅਹੁ ਨਿਤ ਸਾਰੇ ਸੰਮਾਲੇ ॥ ਜੋ ਦੇਵੈ ਸੋ
ਖਾਵਣਾ ਕਹੁ ਨਾਨਕ ਸਾਚਾ ਹੇ ॥੪॥੧॥ ਗੂਜਰੀ ਮਹਲਾ ੧ ॥ ਨਾਭਿ ਕਮਲ ਤੇ ਬ੍ਰ
ਹਮਾ ਉਪਜੇ ਬੇਦ ਪੜਹਿ ਮੁਖਿ ਕੰਠਿ ਸਵਾਰਿ ॥ ਤਾ ਕੋ ਅੰਤੁ ਨ ਜਾਈ ਲਖਣਾ ਆਵਤ ਜਾਤ
ਰਹੈ ਗੁਬਾਰਿ ॥੧॥ ਪ੍ਰੀਤਮ ਕਿਉ ਬਿਸਰਹਿ ਮੇਰੇ ਪ੍ਰਾਣ ਅਧਾਰ ॥ ਜਾ ਕੀ ਭਗਤਿ ਕਰਹਿ ਜਨ
ਪੂਰੇ ਮੁਨਿ ਜਨ ਸੇਵਹਿ ਗੁਰ ਵੀਚਾਰਿ ॥੧॥ ਰਹਾਉ ॥ ਰਵਿ ਸਸਿ ਦੀਪਕ ਜਾ ਕੇ ਤ੍ਰਿਭਵਣਿ ਏ
ਕਾ ਜੋਤਿ ਮੁਰਾਰਿ ॥ ਗੁਰਮੁਖਿ ਹੋਇ ਸੁ ਅਹਿਨਿਸਿ ਨਿਰਮਲੁ ਮਨਮੁਖਿ ਰੈਣਿ ਅੰਧਾਰਿ ॥੨॥
ਸਿਧ ਸਮਾਧਿ ਕਰਹਿ ਨਿਤ ਝਗਰਾ ਦੁਹੁ ਲੋਚਨ ਕਿਆ ਹੇਰੈ ॥ ਅੰਤਰਿ ਜੋਤਿ ਸਬਦੁ ਧੁਨਿ
ਜਾਗੈ ਸਤਿਗੁਰੁ ਝਗਰੁ ਨਿਬੇਰੈ ॥੩॥ ਸੁਰਿ ਨਰ ਨਾਥ ਬੇਅੰਤ ਅਜੋਨੀ ਸਾਚੈ ਮਹਲਿ ਅ
ਪਾਰਾ ॥ ਨਾਨਕ ਸਹਜਿ ਮਿਲੇ ਜਗਜੀਵਨ ਨਦਰਿ ਕਰਹੁ ਨਿਸਤਾਰਾ ॥੪॥੨॥

ਰਾਗੁ ਗੂਜਰੀ ਮਹਲਾ ੩ ਘਰੁ ੧
੧ੴ ਸਤਿਗੁਰ ਪ੍ਰਸਾਦਿ ॥ ਧ੍ਰਿਗੁ ਇਵੇਹਾ ਜੀਵਣਾ ਜਿਤੁ ਹਰਿ ਪ੍ਰੀਤਿ ਨ ਪਾ
ਇ ॥ ਜਿਤੁ ਕੰਮਿ ਹਰਿ ਵੀਸਰੈ ਦੂਜੈ ਲਗੈ ਜਾਇ ॥੧॥ ਐਸਾ ਸਤਿਗੁਰੁ ਸੇਵੀਐ ਮਨਾ
ਜਿਤੁ ਸੇਵਿਐ ਗੋਵਿਦ ਪ੍ਰੀਤਿ ਊਪਜੈ ਅਵਰ ਵਿਸਰਿ ਸਭ ਜਾਇ ॥ ਹਰਿ ਸੇਤੀ ਚਿਤੁ
ਗਹਿ ਰਹੈ ਜਰਾ ਕਾ ਭਉ ਨ ਹੋਵਈ ਜੀਵਨ ਪਦਵੀ ਪਾਇ ॥੧॥ ਰਹਾਉ ॥ ਗੋਬਿੰਦ ਪ੍ਰੀਤਿ
ਸਿਉ ਇਕੁ ਸਹਜੁ ਉਪਜਿਆ ਵੇਖੁ ਜੈਸੀ ਭਗਤਿ ਬਨੀ ॥ ਆਪ ਸੇਤੀ ਆਪੁ ਖਾਇਆ
ਤਾ ਮਨੁ ਨਿਰਮਲੁ ਹੋਆ ਜੋਤੀ ਜੋਤਿ ਸਮਈ ॥੨॥ ਬਿਨੁ ਭਾਗਾ ਐਸਾ ਸਤਿਗੁਰੁ ਨ ਪਾਈਐ

ਜੇ ਲੋਚੈ ਸਭੁ ਕੋਇ ॥ ਕੂੜੈ ਕੀ ਪਾਲਿ ਵਿਚਹੁ ਨਿਕਲੈ ਤਾ ਸਦਾ ਸੁਖੁ ਹੋਇ ॥੩॥ ਨਾਨਕ
ਐਸੇ ਸਤਿਗੁਰ ਕੀ ਕਿਆ ਓਹੁ ਸੇਵਕੁ ਸੇਵਾ ਕਰੇ ਗੁਰ ਆਗੈ ਜੀਉ ਧਰੇਇ ॥ ਸਤਿਗੁਰ ਕਾ
ਭਾਣਾ ਚਿਤਿ ਕਰੇ ਸਤਿਗੁਰੁ ਆਪੇ ਕ੍ਰਿਪਾ ਕਰੇਇ ॥੪॥੧॥ ਗੂਜਰੀ ਮਹਲਾ ੩ ॥ ਹਰਿ ਕੀ
ਤੁਮ ਸੇਵਾ ਕਰਹੁ ਦੂਜੀ ਸੇਵਾ ਕਰਹੁ ਨ ਕੋਇ ਜੀ ॥ ਹਰਿ ਕੀ ਸੇਵਾ ਤੇ ਮਨਹੁ ਚਿੰਦਿਆ ਫਲੁ
ਪਾਈਐ ਦੂਜੀ ਸੇਵਾ ਜਨਮੁ ਬਿਰਥਾ ਜਾਇ ਜੀ ॥੧॥ ਹਰਿ ਮੇਰੀ ਪ੍ਰੀਤਿ ਰੀਤਿ ਹੈ ਹਰਿ ਮੇਰੀ ਹਰਿ ਮੇ
ਰੀ ਕਥਾ ਕਹਾਨੀ ਜੀ ॥ ਗੁਰ ਪ੍ਰਸਾਦਿ ਮੇਰਾ ਮਨੁ ਭੀਜੈ ਏਹਾ ਸੇਵ ਬਨੀ ਜੀਉ ॥੧॥ ਰਹਾਉ ॥ ਹਰਿ
ਮੇਰਾ ਸਿਮ੍ਰਿਤਿ ਹਰਿ ਮੇਰਾ ਸਾਸਤ੍ਰ ਹਰਿ ਮੇਰਾ ਬੰਧਪੁ ਹਰਿ ਮੇਰਾ ਭਾਈ ॥ ਹਰਿ ਕੀ ਮੈ ਭੂਖ ਲਾਗੈ
ਹਰਿ ਨਾਮਿ ਮੇਰਾ ਮਨੁ ਤ੍ਰਿਪਤੈ ਹਰਿ ਮੇਰਾ ਸਾਕੁ ਅੰਤਿ ਹੋਇ ਸਖਾਈ ॥੨॥ ਹਰਿ ਬਿਨੁ ਹੋਰ ਰਾਸਿ
ਕੂੜੀ ਹੈ ਚਲਦਿਆ ਨਾਲਿ ਨ ਜਾਈ ॥ ਹਰਿ ਮੇਰਾ ਧਨੁ ਮੇਰੈ ਸਾਥਿ ਚਾਲੈ ਜਹਾ ਹਉ ਜਾਉ ਤ
ਹ ਜਾਈ ॥੩॥ ਸੋ ਝੂਠਾ ਜੋ ਝੂਠੇ ਲਾਗੈ ਝੂਠੇ ਕਰਮ ਕਮਾਈ ॥ ਕਹੈ ਨਾਨਕੁ ਹਰਿ ਕਾ ਭਾਣਾ ਹੋਆ
ਕਹਣਾ ਕਛੂ ਨ ਜਾਈ ॥੪॥੨॥ ਗੂਜਰੀ ਮਹਲਾ ੩ ॥ ਜੁਗ ਮਾਹਿ ਨਾਮੁ ਦੁਲੰਭੁ ਹੈ
ਗੁਰਮੁਖਿ ਪਾਇਆ ਜਾਇ ॥ ਬਿਨੁ ਨਾਵੈ ਮੁਕਤਿ ਨ ਹੋਵਈ ਵੇਖਹੁ ਕੋ ਵਿਉਪਾਇ ॥੧॥ ਬਲਿ
ਹਾਰੀ ਗੁਰ ਆਪਣੇ ਸਦ ਬਲਿਹਾਰੈ ਜਾਉ ॥ ਸਤਿਗੁਰ ਮਿਲਿਐ ਹਰਿ ਮਨਿ ਵਸੈ ਸਹਜੇ ਰਹੈ ਸ
ਮਾਇ ॥੧॥ ਰਹਾਉ ॥ ਜਾਂ ਭਉ ਪਾਏ ਆਪਣਾ ਬੈਰਾਗੁ ਉਪਜੈ ਮਨਿ ਆਇ ॥ ਬੈਰਾਗੈ ਤੇ ਹਰਿ ਪਾ
ਈਐ ਹਰਿ ਸਿਉ ਰਹੈ ਸਮਾਇ ॥੨॥ ਸੇਇ ਮੁਕਤ ਜਿ ਮਨੁ ਜਿਣਹਿ ਫਿਰਿ ਧਾਤੁ ਨ ਲਾਗੈ ਆ
ਇ ॥ ਦਸਵੈ ਦੁਆਰਿ ਰਹਤ ਕਰੇ ਤ੍ਰਿਭਵਣ ਸੋਝੀ ਪਾਇ ॥੩॥ ਨਾਨਕ ਗੁਰ ਤੇ ਗੁਰੁ ਹੋਇਆ
ਵੇਖਹੁ ਤਿਸ ਕੀ ਰਜਾਇ ॥ ਇਹੁ ਕਾਰਣੁ ਕਰਤਾ ਕਰੇ ਜੋਤੀ ਜੋਤਿ ਸਮਾਇ ॥੪॥੩॥ ਗੂਜ
ਰੀ ਮਹਲਾ ੩ ॥ ਰਾਮ ਰਾਮ ਸਭੁ ਕੋ ਕਹੈ ਕਹਿਐ ਰਾਮੁ ਨ ਹੋਇ ॥ ਗੁਰ ਪ੍ਰਸਾਦੀ ਰਾਮੁ ਮਨਿ
ਵਸੈ ਤਾ ਫਲੁ ਪਾਵੈ ਕੋਇ ॥੧॥ ਅੰਤਰਿ ਗੋਵਿੰਦ ਜਿਸੁ ਲਾਗੈ ਪ੍ਰੀਤਿ ॥ ਹਰਿ ਤਿਸੁ ਕਦੇ ਨ
ਵੀਸਰੈ ਹਰਿ ਹਰਿ ਕਰਹਿ ਸਦਾ ਮਨਿ ਚੀਤਿ ॥੧॥ ਰਹਾਉ ॥ ਹਿਰਦੈ ਜਿਨ ਕੈ ਕਪਟੁ ਵਸੈ ਬਾਹ
ਰਹੁ ਸੰਤ ਕਹਾਹਿ ॥ ਤ੍ਰਿਸਨਾ ਮੂਲਿ ਨ ਚੁਕਈ ਅੰਤਿ ਗਏ ਪਛੁਤਾਹਿ ॥੨॥ ਅਨੇਕ ਤੀਰਥ ਜੇ ਜ
ਤਨ ਕਰੈ ਤਾ ਅੰਤਰ ਕੀ ਹਉਮੈ ਕਦੇ ਨ ਜਾਇ ॥ ਜਿਸੁ ਨਰ ਕੀ ਦੁਬਿਧਾ ਨ ਜਾਇ ਧਰਮ ਰਾਇ ਤਿ
ਸੁ ਦੇਇ ਸਜਾਇ ॥੩॥ ਕਰਮੁ ਹੋਵੈ ਸੋਈ ਜਨੁ ਪਾਏ ਗੁਰਮੁਖਿ ਬੂਝੈ ਕੋਈ ॥ ਨਾਨਕ ਵਿਚਹੁ

ਉਮੈਮਾਰੇਤਾਂਹਰਿਭੇਟੈਸੋਈ॥੪॥੪॥ਗੂਜਰੀਮਹਲਾ੩ ॥ਤਿਸੁਜਨਸਾਂਤਿਸਦਾਮਤਿ
ਨਿਹਚਲਜਿਸਕਾਅਭਿਮਾਨੁਗਵਾਏ॥ਸੋਜਨੁਨਿਰਮਲੁਜਿਗੁਰਮੁਖਿਬੂਝੈਹਰਿਚਰਣੀ
ਚਿਤੁਲਾਏ॥੧॥ਹਰਿਚੇਤਿਅਚੇਤਮਨਾਜੋਇਛਹਿਸੋਫਲੁਹੋਈ॥ਗੁਰਪ੍ਰਸਾਦੀਹਰਿਰਸੁਪਾਵ
ਹਿਪੀਵਤਰਹਹਿਸਦਾਸੁਖੁਹੋਈ॥੧॥ਰਹਾਉ॥ਸਤਿਗੁਰੁਭੇਟੇਤਾਪਾਰਸੁਹੋਵੈਪਾਰਸੁਹੋਇਤ
ਪੂਜਕਰਾਏ॥ਜੋਉਸੁਪੂਜੇਸੋਫਲੁਪਾਏਦੀਖਿਆਦੇਵੈਸਾਚੁਬੁਝਾਏ॥੨॥ਵਿਣੁਪਾਰਸੈਪੂਜ
ਨਹੋਵਈਵਿਣੁਮਨਪਰਚੇਅਵਰਾਸਮਝਾਏ॥ਗੁਰੂਸਦਾਏਅਗਿਆਨੀਅੰਧਾਕਿਸੁਓਹੁ
ਮਾਰਗਿਪਾਏ॥੩॥ਨਾਨਕਵਿਣੁਨਦਰੀਕਿਛੂਨਪਾਈਐਜਿਸੁਨਦਰਿਕਰੇਸੋਪਾਏ॥
ਗੁਰਪਰਸਾਦੀਦੇਵਡਿਆਈਅਪਣਾਸਬਦੁਵਰਤਾਏ॥੪॥੫॥ਗੂਜਰੀਮਹਲਾ੩
ਪੰਚਪਦੇ॥ ॥ਨਾਕਾਸੀਮਤਿਊਪਜੈਨਾਕਾਸੀਮਤਿਜਾਇ॥ਸਤਿਗੁਰਿਮਿਲਿ
ਐਮਤਿਊਪਜੈਤਾਇਹਸੋਝੀਪਾਇ॥੧॥ਹਰਿਕਥਾਤੂੰਸੁਣਿਰੇਮਨਸਬਦੁਮੰਨਿਵਸਾਇ
॥ਇਹਮਤਿਤੇਰੀਥਿਰੁਰਹੈਤਾਂਭਰਮੁਵਿਚਹੁਜਾਇ॥੧॥ਰਹਾਉ॥ਹਰਿਚਰਣਰਿਦੈਵਸਾ
ਇਤੂਕਿਲਵਿਖਹੋਵਹਿਨਾਸੁ॥ਪੰਚਭੂਆਤਮਾਵਸਿਕਰਹਿਤਾਤੀਰਥਕਰਹਿਨਿਵਾਸੁ
॥੨॥ਮਨਮੁਖਿਇਹੁਮਨੁਮੁਗਧੁਹੈਸੋਝੀਕਿਛੂਨਪਾਇ॥ਹਰਿਕਾਨਾਮੁਨਬੁਝਈਅੰਤਿਗਇ
ਆਪਛੁਤਾਇ॥੩॥ਇਹੁਮਨੁਕਾਸੀਸਭਿਤੀਰਥਸਿਮ੍ਰਿਤਿਸਤਿਗੁਰਦੀਆਬੁਝਾਇ॥
ਅਠਸਠਿਤੀਰਥਤਿਸੁਸੰਗਿਰਹਹਿਜਿਨਹਰਿਹਿਰਦੈਰਹਿਆਸਮਾਇ॥੪॥ਨਾਨਕਸਤਿ
ਗੁਰਮਿਲਿਐਹੁਕਮੁਬੁਝਿਆਏਕੁਵਸਿਆਮਨਿਆਇ॥ਜੋਤੁਧੁਭਾਵੈਸਭੁਸਚੁਹੈਸਚੇ
ਰਹੈਸਮਾਇ॥੫॥੬॥ਗੂਜਰੀਮਹਲਾ੩ ॥ਏਕੋਨਾਮੁਨਿਧਾਨੁਪੰਡਿਤਸੁਣਿਸਿ
ਖੁਸਚੁਸੋਈ॥ਦੂਜੈਭਾਇਜੇਤਾਪੜਹਿਪੜਤਗੁਣਤਸਦਾਦੁਖੁਹੋਈ॥੧॥ਹਰਿਚਰਣੀ
ਤੂੰਲਾਗਿਰਹੁਗੁਰਸਬਦਿਸੋਝੀਹੋਈ॥ਹਰਿਰਸੁਰਸਨਾਚਾਖੁਤੂੰਤਾਂਮਨੁਨਿਰਮਲੁਹੋਈ॥
ਰਹਾਉ॥ਸਤਿਗੁਰਿਮਿਲਿਐਮਨੁਸੰਤੋਖੀਐਤਾਫਿਰਿਤ੍ਰਿਸਨਾਭੂਖਨਹੋਇ॥ਨਾਮੁਨਿਧਾ
ਨੁਪਾਇਆਪਰਘਰਿਜਾਇਨਕੋਇ॥੨॥ਕਥਨੀਬਦਨੀਜੇਕਰੇਮਨਮੁਖਿਬੂਝਨਹੋਇ
ਗੁਰਮਤੀਘਟਿਚਾਨਣਾਹਰਿਨਾਮੁਪਾਵੈਸੋਇ॥੩॥ਸੁਣਿਸਾਸਤ੍ਰਤੂੰਨਬੁਝਹੀਤਾਫਿਰ
ਹਿਬਾਰੋਬਾਰ॥ਸੋਮੂਰਖੁਜੋਆਪੁਨਪਛਾਣਈਸਚਿਨਧਰੇਪਿਆਰੁ॥੪॥ਸਚੈਜਗਤੁਡਹਕ

ਇਆਕਹਣਾਕਛੂਨਜਾਇ॥ਨਾਨਕਜੋਤਿਸੁਭਾਵੈਸੋਕਰੇਜਿਉਤਿਸਕੀਰਜਾਇ॥੫
੭॥੯॥
ੴ ਸਤਿਗੁਰਪ੍ਰਸਾਦਿ॥ ਰਾਗੁਗੂਜਰੀਮਹਲਾ੪ ॥ਚਉਪਦੇ॥
ਘਰੁ੧ ॥ਹਰਿਕੇਜਨਸਤਿਗੁਰਸਤਪੁਰਖਾਹਉਬਿਨਉਕਰਉਗੁਰਪਾਸਿ॥ਹ
ਮਕੀਰੇਕਿਰਮਸਤਿਗੁਰਸਰਣਾਈਕਰਿਦਇਆਨਾਮੁਪਰਗਾਸਿ॥੧॥ਮੇਰੇਮੀਤਗੁ
ਰਦੇਵਮੋਕਉਰਾਮਨਾਮੁਪਰਗਾਸਿ॥ਗੁਰਮਤਿਨਾਮੁਮੇਰਾਪ੍ਰਾਨਸਖਾਈਹਰਿਕੀਰਤਿਹਮ
ਰੀਰਹਰਾਸਿ॥੧॥ਰਹਾਉ॥ਹਰਿਜਨਕੇਵਡਭਾਗਵਡੇਰੇਜਿਨਹਰਿਹਰਿਸਰਧਾਹਰਿ
ਪਿਆਸ॥ਹਰਿਹਰਿਨਾਮੁਮਿਲੈਤ੍ਰਿਪਤਾਸਹਿਮਿਲਿਸੰਗਤਿਗੁਣਪਰਗਾਸਿ॥੨॥
ਜਿਨਹਰਿਹਰਿਹਰਿਰਸੁਨਾਮੁਨਪਾਇਆਤੇਭਾਗਹੀਣਜਮਪਾਸਿ॥ਜੋਸਤਿਗੁਰਸਰਣਿ
ਸੰਗਤਿਨਹੀਆਏਧ੍ਰਿਗੁਜੀਵੇਧ੍ਰਿਗੁਜੀਵਾਸਿ॥੩॥ਜਿਨਹਰਿਜਨਸਤਿਗੁਰਸੰਗਤਿ
ਪਾਈਤਿਨਧੁਰਿਮਸਤਕਿਲਿਖਿਆਲਿਖਾਸਿ॥ਧੰਨੁਧੰਨੁਸਤਸੰਗਤਿਜਿਤੁਹਰਿਰਸੁ
ਪਾਇਆਮਿਲਿਨਾਨਕਨਾਮੁਪਰਗਾਸਿ॥੪॥੧॥ਗੂਜਰੀਮਹਲਾ੪ ॥
ਗੋਵਿੰਦੁਗੋਵਿੰਦੁਪ੍ਰੀਤਮੁਮਨਿਪ੍ਰੀਤਮੁਮਿਲਿਸਤਸੰਗਤਿਸਬਦਿਮਨੁਮੋਹੈ॥ਜਪਿਗੋ
ਵਿੰਦੁਗੋਵਿੰਦੁਧਿਆਈਐਸਭਕਉਦਾਨੁਦੇਇਪ੍ਰਭੁਓਹੈ॥੧॥ਮੇਰੇਭਾਈਜਨਾਮੋਕਉ
ਗੋਵਿੰਦੁਗੋਵਿੰਦੁਗੋਵਿੰਦੁਮਨੁਮੋਹੈ॥ਗੋਵਿੰਦਗੋਵਿੰਦਗੋਵਿੰਦਗੁਣਗਾਵਾਮਿਲਿਗੁਰ
ਸਾਧਸੰਗਤਿਜਨੁਸੋਹੈ॥੧॥ਰਹਾਉ॥ਸੁਖਸਾਗਰਹਰਿਭਗਤਿਹੈਗੁਰਮਤਿਕਉਲਾਰਿਧਿ
ਸਿਧਿਲਾਗੈਪਗਿਓਹੈ॥ਜਨਕਉਰਾਮਨਾਮੁਆਧਾਰਾਹਰਿਨਾਮੁਜਪਤਹਰਿਨਾਮੇਸੋਹੈ॥
੨॥ਦੁਰਮਤਿਭਾਗਹੀਨਮਤਿਫੀਕੇਨਾਮੁਸੁਨਤਆਵੈਮਨਿਰੋਹੈ॥ਕਉਆਕਾਗਕਉਅੰ
ਮ੍ਰਿਤਰਸੁਪਾਈਐਤ੍ਰਿਪਤੈਵਿਸਟਾਖਾਇਮੁਖਿਗੋਹੈ॥੩॥ਅੰਮ੍ਰਿਤਸਰੁਸਤਿਗੁਰੁਸਤਿ
ਵਾਦੀਜਿਤੁਨਾਤੈਕਉਆਹੰਸੁਹੋਹੈ॥ਨਾਨਕਧਨੁਧੰਨੁਵਡੇਵਡਭਾਗੀਜਿਨਗੁਰਮਤਿਨਾ
ਮੁਰਿਦੈਮਲੁਧੋਹੈ॥੪॥੨॥ਗੂਜਰੀਮਹਲਾ੪ ॥ਹਰਿਜਨਊਤਮਊਤਮਬਾ
ਣੀਮੁਖਿਬੋਲਹਿਪਰਉਪਕਾਰੇ॥ਜੋਜਨੁਸੁਣੈਸਰਧਾਭਗਤਿਸੇਤੀਕਰਿਕਿਰਪਾਹਰਿ
ਨਿਸਤਾਰੇ॥੧॥ਰਾਮਮੋਕਉਹਰਿਜਨਮੇਲਿਪਿਆਰੇ॥ਮੇਰੇਪ੍ਰੀਤਮਪ੍ਰਾਨਸਤਿਗੁਰੂਗੁਰੁਪੂ

ਰਾਮਪਾਪੀਗੁਰਿਨਿਸਤਾਰੇ॥੧॥ਰਹਾਉ॥ਗੁਰਮੁਖਿਵਡਭਾਗੀਵਡਭਾਗੇਜਿਨਹਰਿਹ
ਰਿਨਾਮੁਅਧਾਰੋ॥ਹਰਿਹਰਿਅੰਮ੍ਰਿਤੁਹਰਿਰਸੁਪਾਵਹਿਗੁਰਮਤਿਭਗਤਿਭੰਡਾਰੋ॥੨॥
ਜਿਨਦਰਸਨੁਸਤਿਗੁਰਸਤਪੁਰਖਨਪਾਇਆਤੇਭਾਗਹੀਣਜਮਿਮਾਰੇ॥ਸੇਕੂਕਰਸੂਕਰ
ਗਰਧਭਪਵਹਿਗਰਭਜੋਨੀਦਯਿਮਾਰੇਮਹਾਹਤਿਆਰੇ॥੩॥ਦੀਨਦਇਆਲਹੋਹੁਜ
ਨਊਪਰਿਕਰਿਕਿਰਪਾਲੇਹਉਬਾਰੇ॥ਨਾਨਕਜਨਹਰਿਕੀਸਰਣਾਈਹਰਿਭਾਵੈਹਰਿਨਿ
ਸਤਾਰੇ॥੪॥੩॥ਗੂਜਰੀਮਹਲਾ ੪ ॥ਹੋਹੁਦਇਆਲਮੇਰਾਮਨੁਲਾਵਹੁ
ਹਉਅਨਦਿਨੁਰਾਮਨਾਮੁਨਿਤਧਿਆਈ॥ਸਭਿਸੁਖਸਭਿਗੁਣਸਭਿਨਿਧਾਨਹਰਿਜਿ
ਤੁਜਪਿਐਦੁਖਭੁਖਸਭਲਹਿਜਾਈ॥੧॥ਮਨਮੇਰੇਮੇਰਾਰਾਮਨਾਮੁਸਖਾਹਰਿਭਾਈ॥
ਗੁਰਮਤਿਰਾਮਨਾਮੁਜਸੁਗਾਵਾਅੰਤਿਬੇਲੀਦਰਗਹਲਏਛਡਾਈ॥੧॥ਰਹਾਉ॥ਤੂੰ
ਆਪੇਦਾਤਾਪ੍ਰਭੁਅੰਤਰਜਾਮੀਕਰਿਕਿਰਪਾਲੋਚਮੇਰੈਮਨਿਲਾਈ॥ਮੈਮਨਿਤਨਿਲੋਚ
ਲਗੀਹਰਿਸੇਤੀਪ੍ਰਭਿਲੋਚਪੂਰੀਸਤਿਗੁਰਸਰਣਾਈ॥੨॥ਮਾਣਸਜਨਮੁਪੁੰਨਿਕ
ਰਿਪਾਇਆਬਿਨੁਨਾਵੈਧਿਗੁਧਿਗੁਬਿਰਥਾਜਾਈ॥ਨਾਮਬਿਨਾਰਸਕਸਦੁਖਦੇ
ਖੁਫੀਕਾਥੁਕਥੁਕਮੁਖਿਪਾਈ॥੩॥ਜੋਜਨਹਰਿਪ੍ਰਭਹਰਿਹਰਿਸਰਣਾਤਿਨਦਰਗਹ
ਰਿਹਰਿਦੇਵਡਿਆਈ॥ਧੰਨੁਧੰਨੁਸਾਬਾਸਿਕਹੈਪ੍ਰਭੁਜਨਕਉਜਨਨਾਨਕਮੇਲਿਲਏ
ਗਲਿਲਾਈ॥੪॥੪॥ਗੂਜਰੀਮਹਲਾ ੪ ॥ਗੁਰਮੁਖਿਸਖੀਸਹੇਲੀਮੇਰੀਮੋ
ਕਉਦੇਵਹੁਦਾਨੁਹਰਿਪ੍ਰਾਨਜੀਵਾਇਆ॥ਹਮਹੋਵਹਲਾਲੇਗੋਲੇਗੁਰਸਿਖਾਕੇਜਿਨ
ਅਨਦਿਨੁਹਰਿਪ੍ਰਭੁਪੁਰਖੁਧਿਆਇਆ॥੧॥ਮੇਰੈਮਨਿਤਨਿਬਿਰਹੁਗੁਰਸਿਖਪਗ
ਲਾਇਆ॥ਮੇਰੇਪ੍ਰਾਨਸਖਾਗੁਰਕੇਸਿਖਭਾਈਮੋਕਉਕਰਹੁਉਪਦੇਸੁਹਰਿਮਿਲੈਮਿਲਾ
ਇਆ॥੧॥ਰਹਾਉ॥ਜਾਹਰਿਪ੍ਰਭਭਾਵੈਤਾਗੁਰਮੁਖਿਮੇਲੇਜਿਨਵਚਨਗੁਰੂਸਤਿਗੁ
ਰਮਨਿਭਾਇਆ॥ਵਡਭਾਗੀਗੁਰਕੇਸਿਖਪਿਆਰੇਹਰਿਨਿਰਬਾਣੀਨਿਰਬਾਣਪ
ਦੁਪਾਇਆ॥੨॥ਸਤਸੰਗਤਿਗੁਰਕੀਹਰਿਪਿਆਰੀਜਿਨਹਰਿਹਰਿਨਾਮੁਮੀਠਾਮਨਿ
ਭਾਇਆ॥ਜਿਨਸਤਿਗੁਰਸੰਗਤਿਸੰਗੁਨਪਾਇਆਸੇਭਾਗਹੀਣਪਾਪੀਜਮਿਖਾਇ
ਆ॥੩॥ਆਪਿਕ੍ਰਿਪਾਲੁਕ੍ਰਿਪਾਪ੍ਰਭੁਧਾਰੇਹਰਿਆਪੇਗੁਰਮੁਖਿਮਿਲੈਮਿਲਾਇਆ

ਜਨੁਨਾਨਕੁਬੋਲੇਗੁਣਬਾਣੀਗੁਰਬਾਣੀਹਰਿਨਾਮਿਸਮਾਇਆ॥੪॥੫॥ਗੂਜਰੀਮਹ
ਲਾ ੪ ॥ਜਿਨਸਤਿਗੁਰੁਪੁਰਖੁਜਿਨਿਹਰਿਪ੍ਰਭੁਪਾਇਆਮੋਕਉਕਰਿਉਪਦੇ
ਸੁਹਰਿਮੀਠਲਗਾਵੈ॥ਮਨੁਤਨੁਸੀਤਲੁਸਭਹਰਿਆਹੋਆਵਡਭਾਗੀਹਰਿਨਾਮੁ
ਧਿਆਵੈ॥੧॥ਭਾਈਰੇਮੋਕਉਕੋਈਆਇਮਿਲੈਹਰਿਨਾਮੁਦ੍ਰਿੜਾਵੈ॥ਮੇਰੇਪ੍ਰੀਤਮ
ਪ੍ਰਾਨਮਨੁਤਨੁਸਭੁਦੇਵਾਮੇਰੇਹਰਿਪ੍ਰਭਕੀਹਰਿਕਥਾਸੁਨਾਵੈ॥੧॥ਰਹਾਉ॥ਧੀਰਜੁਧਰ
ਮੁਗੁਰਮਤਿਹਰਿਪਾਇਆਨਿਤਹਰਿਨਾਮੈਹਰਿਸਿਉਚਿਤੁਲਾਵੈ॥ਅੰਮ੍ਰਿਤਬਚਨਸ
ਤਿਗੁਰਕੀਬਾਣੀਜੋਬੋਲੈਸੋਮੁਖਿਅੰਮ੍ਰਿਤੁਪਾਵੈ॥੨॥ਨਿਰਮਲੁਨਾਮੁਜਿਤੁਮੈਲੁਨ
ਲਾਗੈਗੁਰਮਤਿਨਾਮੁਜਪੈਲਿਵਲਾਵੈ॥ਨਾਮੁਪਦਾਰਥੁਜਿਨਨਰਨਹੀਪਾਇਆਸੇ
ਭਾਗਹੀਣਮੁਏਮਰਿਜਾਵੈ॥੩॥ਆਨਦਮੂਲੁਜਗਜੀਵਨਦਾਤਾਸਭਜਨਕਉਅ
ਨਦੁਕਰਹੁਹਰਿਧਿਆਵੈ॥ਤੂੰਦਾਤਾਜੀਅਸਭਿਤੇਰੇਜਨਨਾਨਕਗੁਰਮੁਖਿਬਖਸਿਮਿ
ਲਾਵੈ॥੪॥੬॥

੧ੴਸਤਿਗੁਰਪ੍ਰਸਾਦਿ॥ ਗੂਜਰੀਮਹਲਾ ੪ ਘਰੁ ੩

ਮਾਈਬਾਪਪੁਤ੍ਰਸਭਿਹਰਿਕੇਕੀਏ॥ਸਭਨਾਕਉਸਨਬੰਧੁਹਰਿਕਰਿਦੀਏ॥੧॥
ਹਮਰਾਜੋਰੁਸਭੁਰਹਿਓਮੇਰੇਬੀਰ॥ਹਰਿਕਾਤਨੁਮਨੁਸਭੁਹਰਿਕੈਵਸਿਹੈਸਰੀਰ॥੧॥
ਰਹਾਉ॥ਭਗਤਜਨਾਕਉਸਰਧਾਆਪਿਹਰਿਲਾਈ॥ਵਿਚੇਗ੍ਰਿਸਤਉਦਾਸਰਹਾਈ
॥੨॥ਜਬਅੰਤਰਿਪ੍ਰੀਤਿਹਰਿਸਿਉਬਨਿਆਈ॥ਤਬਜੋਕਿਛੁਕਰੇਸੁਮੇਰੇਹਰਿਪ੍ਰ
ਭਭਾਈ॥੩॥ਜਿਤੁਕਾਰੈਕੰਮਿਹਮਹਰਿਲਾਏ॥ਸੋਹਮਕਰਹਜੁਆਪਿਕਰਾਏ॥੪
॥ਜਿਨਕੀਭਗਤਿਮੇਰੇਪ੍ਰਭਭਾਈ॥ਤੇਜਨਨਾਨਕਰਾਮਨਾਮਲਿਵਲਾਈ॥੫॥
੧॥੭॥੧੬॥

ਗੂਜਰੀਮਹਲਾ ੫ ਚਉਪਦੇ॥ ਘਰੁ ੧ ੧ੴਸਤਿਗੁਰਪ੍ਰਸਾਦਿ॥

ਕਾਹੇਰੇਮਨਚਿਤਵਹਿਉਦਮੁਜਾਆਹਰਿਹਰਿਜੀਉਪਰਿਆ॥ਸੈਲਪਥਰਮਹਿਜੰ
ਤਉਪਾਏਤਾਕਾਰਿਜਕੁਆਗੈਕਰਿਧਰਿਆ॥੧॥ਮੇਰੇਮਾਧਉਜੀਸਤਸੰਗਤਿਮਿਲੇ
ਸਿਤਰਿਆ॥ਗੁਰਪਰਸਾਦਿਪਰਮਪਦੁਪਾਇਆਸੂਕੇਕਾਸਟਹਰਿਆ॥੧॥ਰਹਾਉ

॥ਜਨਨਿਪਿਤਾਲੋਕਸੁਤਬਨਿਤਾਕੋਇਨਕਿਸਕੀਧਰਿਆ॥ਸਿਰਿਸਿਰਿਰਿਜਕੁਸੰਬਾਹੇ
ਠਾਕੁਰੁਕਾਹੇਮਨਭਉਕਰਿਆ॥੨॥ਊਡੇਊਡਿਆਵੈਸੈਕੋਸਾ॥ਤਿਸੁਪਾਛੈਬਚਰੇਛਰਿਆ
ਉਨਕਵਣੁਖਲਾਵੈਕਵਣੁਚੁਗਾਵੈਮਨਮਹਿਸਿਮਰਨੁਕਰਿਆ॥੩॥ਸਭਨਿਧਾਨਦਸਅ
ਸਟਸਿਧਾਨਠਾਕੁਰਕਰਤਲਧਰਿਆ॥ਜਨਨਾਨਕਬਲਿਬਲਿਸਦਬਲਿਜਾਈਐਤੇਰਾ
ਅੰਤੁਨਪਾਰਾਵਰਿਆ॥੪॥੫॥
ਗੂਜਰੀਮਹਲਾ੫ ਘਰੁ੨ ਚਉਪਦੇ॥ ੴਸਤਿਗੁਰਪ੍ਰਸਾਦਿ॥
ਕਿਰਿਆਚਾਰਕਰਹਿਖਟੁਕਰਮਾਇਤੁਰਾਤੇਸੰਸਾਰੀ॥ਅੰਤਰਿਮੈਲੁਨਉਤਰੈਹਉਮੈਬਿ
ਨੁਗੁਰਬਾਜੀਹਾਰੀ॥੧॥ਮੇਰੇਠਾਕੁਰਰਖਿਲੇਵਹੁਕਿਰਪਾਧਾਰੀ॥ਕੋਟਿਮਧੇਕੋਵਿਰਲਾਸੇ
ਵਕੁਹੋਰਿਸਗਲੇਬਿਉਹਾਰੀ॥੧॥ਰਹਾਉ॥ਸਾਸਤਬੇਦਸਿਮ੍ਰਿਤਿਸਭਿਸੋਧੇਸਭਏਕਾਬਾਤ
ਪੁਕਾਰੀ॥ਬਿਨੁਗੁਰਮੁਕਤਿਨਕੋਊਪਾਵੈਮਨਿਵੇਖਹੁਕਰਿਬੀਚਾਰੀ॥੨॥ਅਠਸਠਿਮਜਨੁਕ
ਰਿਇਸਨਾਨਾਭ੍ਰਮਿਆਏਧਰਸਾਰੀ॥ਅਨਿਕਸੋਚਕਰਹਿਦਿਨਰਾਤੀਬਿਨੁਸਤਿਗੁਰਅੰਧਿ
ਆਰੀ॥੩॥ਧਾਵਤਧਾਵਤਸਭੁਜਗੁਧਾਇਓਅਬਆਏਹਰਿਦੁਆਰੀ॥ਦੁਰਮਤਿਮੇਟਿ
ਬੁਧਿਪਰਗਾਸੀਜਨਨਾਨਕਗੁਰਮੁਖਿਤਾਰੀ॥੪॥੧॥੨॥ਗੂਜਰੀਮਹਲਾ੫ ॥ਹਰਿ
ਧਨੁਜਾਪਹਰਿਧਨੁਤਾਪਹਰਿਧਨੁਭੋਜਨੁਭਾਇਆ॥ਨਿਮਖਨਬਿਸਰਉਮਨਤੇਹਰਿਹਰਿਸਾ
ਧਸੰਗਤਿਮਹਿਪਾਇਆ॥੧॥ਮਾਈਖਾਟਿਆਇਓਘਰਿਪੂਤਾ॥ਹਰਿਧਨੁਚਲਤੇਹਰਿਧ
ਨੁਬੈਸੇਹਰਿਧਨੁਜਾਗਤਸੂਤਾ॥੧॥ਰਹਾਉ॥ਹਰਿਧਨੁਇਸਨਾਨੁਹਰਿਧਨੁਗਿਆਨੁਹਰਿਸੰਗਿ
ਲਾਇਧਿਆਨਾ॥ਹਰਿਧਨੁਤੁਲਹਾਹਰਿਧਨੁਬੇੜੀਹਰਿਹਰਿਤਾਰਿਪਰਾਨਾ॥੨॥ਹਰਿਧਨਮੇ
ਰੀਚਿੰਤਵਿਸਾਰੀਹਰਿਧਨਿਲਾਹਿਆਧੋਖਾ॥ਹਰਿਧਨਤੇਮੈਨਵਨਿਧਿਪਾਈਹਾਥਿਚਰਿਓ
ਹਰਿਥੋਕਾ॥੩॥ਖਾਵਹੁਖਰਚਹੁਤੋਟਿਨਆਵੈਹਲਤਪਲਤਕੈਸੰਗੇ॥ਲਾਦਿਖਜਾਨਾਗੁ
ਰਿਨਾਨਕਕਉਦੀਆਇਹੁਮਨੁਹਰਿਰੰਗਿਰੰਗੇ॥੪॥੨॥੩॥ਗੂਜਰੀਮਹਲਾ੫
ਜਿਸੁਸਿਮਰਤਸਭਿਕਿਲਵਿਖਨਾਸਹਿਪਿਤਰੀਹੋਇਉਧਾਰੋ॥ਸੋਹਰਿਹਰਿਤੁਮ੍ਹਸਦਹੀਜਾ
ਪਹੁਜਾਕਾਅੰਤੁਨਪਾਰੋ॥੧॥ਪੂਤਾਮਾਤਾਕੀਆਸੀਸ॥ਨਿਮਖਨਬਿਸਰਉਤੁਮ੍ਹਕਉਹਰਿਹਰਿਸ
ਦਾਭਜਹੁਜਗਦੀਸ॥੧॥ਰਹਾਉ॥ਸਤਿਗੁਰੁਤੁਮ੍ਹਕਉਹੋਇਦਇਆਲਾਸੰਤਸੰਗਿਤੇਰੀ

ਤਿ॥ਕਾਪੜੁਪਤਿਪਰਮੇਸਰੁਰਾਖੀਭੋਜਨੁਕੀਰਤਨੁਨੀਤਿ॥੨॥ਅੰਮ੍ਰਿਤੁਪੀਵਹੁਸਦਾਚਿਰੁਜੀ
ਵਹੁਹਰਿਸਿਮਰਤਅਨਦਅਨੰਤਾ॥ਰੰਗਤਮਾਸਾਪੂਰਨਆਸਾਕਬਹਿਨਬਿਆਪੈਚਿੰਤਾ॥੩॥
ਭਵਰੁਤੁਮਾਰਾਇਹੁਮਨੁਹੋਵਉਹਰਿਚਰਣਾਹੋਹੁਕਉਲਾ॥ਨਾਨਕਦਾਸੁਉਨਸੰਗਿਲਪਟਾ
ਇਓਜਿਉਬੂੰਦਹਿਚਾਤ੍ਰਿਕੁਮਉਲਾ॥੪॥੩॥੪॥ਗੂਜਰੀਮਹਲਾ੫ ॥ਮਤਾ
ਕਰੈਪਛਮਕੈਤਾਈਪੂਰਬਹੀਲੈਜਾਤ॥ਖਿਨਮਹਿਥਾਪਿਉਥਾਪਨਹਾਰਾਆਪਨਹਾਥਿਮ
ਤਾਤ॥੧॥ਸਿਆਨਪਕਾਹੂਕਾਮਿਨਆਤ॥ਜੋਅਨਰੂਪਿਓਠਾਕੁਰਿਮੇਰੈਹੋਇਰਹੀਉਹਬਾਤ
॥੧॥ਰਹਾਉ॥ਦੇਸੁਕਮਾਵਨਧਨਜੋਰਨਕੀਮਨਸਾਬੀਚੇਨਿਕਸੇਸਾਸ॥ਲਸਕਰਨੇਬਖ
ਵਾਸਸਭਤਿਆਗੇਜਮਪੁਰਿਊਠਿਸਿਧਾਸ॥੨॥ਹੋਇਅਨੰਨਿਮਨਹਠਕੀਦ੍ਰਿੜਤਾਆ
ਪਸਕਉਜਾਨਾਤ॥ਜੋਅਨਿੰਦੁਨਿੰਦੁਕਰਿਛੋਡਿਓਸੋਈਫਿਰਿਫਿਰਿਖਾਤ॥੩॥ਸਹ
ਜਸੁਭਾਇਭਏਕ੍ਰਿਪਾਲਾਤਿਸੁਜਨਕੀਕਾਟੀਫਾਸ॥ਕਹੁਨਾਨਕਗੁਰੁਪੂਰਾਭੇਟਿਆਪ
ਰਵਾਣੁਗਿਰਸ੍ਤਉਦਾਸ॥੪॥੪॥੫॥ਗੂਜਰੀਮਹਲਾ੫ ॥ਨਾਮੁਨਿਧਾਨੁਜਿਨਿਜ
ਨਿਜਪਿਓਤਿਨਕੇਬੰਧਨਕਾਟੇ॥ਕਾਮਕ੍ਰੋਧਮਾਇਆਬਿਖੁਮਮਤਾਇਹਬਿਆਧਿਤੇਹਾ
ਟੇ॥੧॥ਹਰਿਜਸੁਸਾਧਸੰਗਿਮਿਲਿਗਾਇਓ॥ਗੁਰਪ੍ਰਸਾਦਿਭਇਓਮਨੁਨਿਰਮਲੁਸਰ
ਬਸੁਖਾਸੁਖਪਾਇਅਉ॥੧॥ਰਹਾਉ॥ਜੋਕਿਛੁਕੀਓਸੋਈਭਲਮਾਨੈਐਸੀਭਗਤਿਕ
ਮਾਨੀ॥ਮਿਤ੍ਰਸਤ੍ਰੁਸਭਏਕਸਮਾਨੇਜੋਗਜੁਗਤਿਨੀਸਾਨੀ॥੨॥ਪੂਰਨਪੂਰਿਰਹਿਓਸ੍ਰਬ
ਥਾਈਆਨਨਕਤਹੂੰਜਾਤਾ॥ਘਟਘਟਅੰਤਰਿਸਰਬਨਿਰੰਤਰਿਰੰਗਿਰਵਿਓਰੰਗਿਰਾ
ਤਾ॥੩॥ਭਏਕ੍ਰਿਪਾਲਦਇਆਲਗੁਪਾਲਾਤਾਨਿਰਭੈਕੈਘਰਿਆਇਆ॥ਕਲਿਕਲੇਸ
ਮਿਟੇਖਿਨਭੀਤਰਿਨਾਨਕਸਹਜਿਸਮਾਇਆ॥੪॥੫॥੬॥ਗੂਜਰੀਮਹਲਾ੫
ਜਿਸੁਮਾਨੁਖਪਹਿਕਰਉਬੇਨਤੀਸੋਅਪਨੈਦੁਖਿਭਰਿਆ॥ਪਾਰਬ੍ਰਹਮੁਜਿਨਿਰਿਦੈਅਰਾ
ਧਿਆਤਿਨਿਭਉਸਾਗਰੁਤਰਿਆ॥੧॥ਗੁਰਹਰਿਬਿਨੁਕੋਨਬ੍ਰਿਥਾਦੁਖੁਕਾਟੈ॥ਪ੍ਰਭੁਤਜਿ
ਅਵਰਸੇਵਕੁਜੇਹੋਈਹੈਤਿਤੁਮਾਨੁਮਹਤੁਜਸੁਘਾਟੈ॥੧॥ਰਹਾਉ॥ਮਾਇਆਕੇਸਨਬੰਧ
ਸੈਨਸਾਕਕਿਤਹੀਕਾਮਿਨਆਇਆ॥ਹਰਿਕਾਦਾਸੁਨੀਚਕੁਲੁਊਚਾਤਿਸੁਸੰਗਿਮਨਬਾਂ
ਛਤਫਲਪਾਇਆ॥੨॥ਲਾਖਕੋਟਿਬਿਖਿਆਕੇਬਿੰਜਨਤਾਮਹਿਤ੍ਰਿਸਨਨਬੂਝੀ॥

ਸਿਮਰਤ ਨਾਮੁ ਕੋਟਿ ਉਜੀਆਰਾ ਬਸਤੁ ਅਗੋਚਰ ਸੂਝੀ ॥੩॥ ਫਿਰਤ ਫਿਰਤ ਤੁਮ੍ਹਰੈ ਦੁ
ਆਰਿ ਆਇਆ ਭੈ ਭੰਜਨ ਹਰਿ ਰਾਇਆ ॥ ਸਾਧ ਕੇ ਚਰਨ ਧੂਰਿ ਜਨੁ ਬਾਛੈ ਸੁਖੁ ਨਾਨਕ
ਇਹੁ ਪਾਇਆ ॥੪॥੬॥੭॥

ਗੂਜਰੀ ਮਹਲਾ ੫ ਪੰਚਪਦਾ ॥ ਘਰੁ ੨ ੴ ਸਤਿਗੁਰ ਪ੍ਰਸਾਦਿ ॥

ਪ੍ਰਥਮੇ ਗਰਭ ਮਾਤਾ ਕੈ ਵਾਸਾ ਊਹਾ ਛੋਡਿ ਧਰਨਿ ਮਹਿ ਆਇਆ ॥ ਚਿਤ੍ਰ ਸਾਲ ਸੁੰਦਰ
ਬਾਗ ਮੰਦਰ ਸੰਗਿ ਨ ਕਛਹੂ ਜਾਇਆ ॥੧॥ ਅਵਰ ਸਭ ਮਿਥਿਆ ਲੋਭ ਲਬੀ ॥ ਗੁਰਿ
ਪੂਰੈ ਦੀਓ ਹਰਿ ਨਾਮਾ ਜੀਅ ਕਉ ਏਹਾ ਵਸਤੁ ਫਬੀ ॥੧॥ ਰਹਾਉ ॥ ਇਸਟ ਮੀਤ ਬੰਧਪ
ਸੁਤ ਭਾਈ ਸੰਗਿ ਬਨਿਤਾ ਰਚਿ ਹਸਿਆ ॥ ਜਬ ਅੰਤੀ ਅਉਸਰੁ ਆਇ ਬਨਿਓ ਹੈ ਉਨ੍ਹ
ਪੇਖਤ ਹੀ ਕਾਲਿ ਗ੍ਰਸਿਆ ॥੨॥ ਕਰਿ ਕਰਿ ਅਨਰਥ ਬਿਹਾਝੀ ਸੰਪੈ ਸੁਇਨਾ ਰੂਪਾ ਦਾਮ
ਭਾੜੀ ਕਉ ਓਹੁ ਭਾੜਾ ਮਿਲਿਆ ਹੋਰੁ ਸਗਲ ਭਇਓ ਬਿਰਾਨਾ ॥੩॥ ਹੈਵਰ ਗੈਵਰ
ਰਥ ਸੰਬਾਹੇ ਗਹੁ ਕਰਿ ਕੀਨੇ ਮੇਰੇ ॥ ਜਬ ਤੇ ਹੋਈ ਲਾਮੀ ਧਾਈ ਚਲਹਿ ਨਾਹੀ ਇਕ ਪੈਰੇ ॥
੪॥ ਨਾਮੁ ਧਨੁ ਨਾਮੁ ਸੁਖ ਰਾਜਾ ਨਾਮੁ ਕੁਟੰਬ ਸਹਾਈ ॥ ਨਾਮੁ ਸੰਪਤਿ ਗੁਰਿ ਨਾਨਕ ਕਉ ਦੀ
ਈ ਓਹ ਮਰੈ ਨ ਆਵੈ ਜਾਈ ॥੫॥੧॥੮॥

ਗੂਜਰੀ ਮਹਲਾ ੫ ਤਿਪਦੇ ॥ ਘਰੁ ੨ ੴ ਸਤਿਗੁਰ ਪ੍ਰਸਾਦਿ ॥

ਦੁਖ ਬਿਨਸੇ ਸੁਖ ਕੀਆ ਨਿਵਾਸਾ ਤ੍ਰਿਸਨਾ ਜਲਨਿ ਬੁਝਾਈ ॥ ਨਾਮੁ ਨਿਧਾਨੁ ਸਤਿਗੁਰੂ
ਦ੍ਰਿੜਾਇਆ ਬਿਨਸਿ ਨ ਆਵੈ ਜਾਈ ॥੧॥ ਹਰਿ ਜਪਿ ਮਾਇਆ ਬੰਧਨ ਤੂਟੇ ॥ ਭਏ
ਕ੍ਰਿਪਾਲ ਦਇਆਲ ਪ੍ਰਭ ਮੇਰੇ ਸਾਧਸੰਗਤਿ ਮਿਲਿ ਛੂਟੇ ॥੧॥ ਰਹਾਉ ॥ ਆਠ ਪ
ਹਰ ਹਰਿ ਕੇ ਗੁਨ ਗਾਵੈ ਭਗਤਿ ਪ੍ਰੇਮ ਰਸਿ ਮਾਤਾ ॥ ਹਰਖ ਸੋਗ ਦੁਹੁ ਮਾਹਿ ਨਿਰਾਲਾ ਕਰਣੈ
ਹਾਰੁ ਪਛਾਤਾ ॥੨॥ ਜਿਸ ਕਾ ਸਾ ਤਿਨ ਹੀ ਰਖਿ ਲੀਆ ਸਗਲ ਜੁਗਤਿ ਬਣਿ ਆਈ ॥
ਕਹੁ ਨਾਨਕ ਪ੍ਰਭ ਪੁਰਖ ਦਇਆਲਾ ਕੀਮਤਿ ਕਹਣੁ ਨ ਜਾਈ ॥੩॥੧॥੯॥

ਗੂਜਰੀ ਮਹਲਾ ੫ ਦੁਪਦੇ ॥ ਘਰੁ ੨ ੴ ਸਤਿਗੁਰ ਪ੍ਰਸਾਦਿ ॥

ਪਤਿਤ ਪਵਿਤ੍ਰ ਲੀਏ ਕਰਿ ਅਪੁਨੇ ਸਗਲ ਕਰਤ ਨਮਸਕਾਰੋ ॥ ਬਰਨੁ ਜਾਤਿ ਕੋਊ ਪੂਛੈ

ਨਾਹੀ ਬਾਛਹਿ ਚਰਨ ਰਵਾਰੋ ॥੧॥ ਠਾਕੁਰ ਐਸੋ ਨਾਮੁ ਤੁਮ੍ਹਾਰੋ ॥ ਸਗਲ ਸ੍ਰਿਸਟਿ ਕੋ ਧਣੀ
ਕਹੀਜੈ ਜਨ ਕੋ ਅੰਗੁ ਨਿਰਾਰੋ ॥੧॥ ਰਹਾਉ ॥ ਸਾਧਸੰਗਿ ਨਾਨਕ ਬੁਧਿ ਪਾਈ ਹਰਿ ਕੀਰ
ਤਨੁ ਆਧਾਰੋ ॥ ਨਾਮਦੇਉ ਤ੍ਰਿਲੋਚਨੁ ਕਬੀਰ ਦਾਸਰੋ ਮੁਕਤਿ ਭਇਓ ਚੰਮਿਆਰੋ ॥੨॥
੧॥੧੦॥ ਗੂਜਰੀ ਮਹਲਾ ੫ ॥ ਹੈ ਨਾਹੀ ਕੋਊ ਬੂਝਨਹਾਰੋ ਜਾਨੈ ਕਵਨੁ ਭਤਾ ॥
ਸਿਵ ਬਿਰੰਚਿ ਅਰੁ ਸਗਲ ਮੋਨਿ ਜਨ ਗਹਿ ਨ ਸਕਾਹਿ ਗਤਾ ॥੧॥ ਪ੍ਰਭ ਕੀ ਅਗਮ ਅ
ਗਾਧਿ ਕਥਾ ॥ ਸੁਨੀਐ ਅਵਰ ਅਵਰ ਬਿਧਿ ਬੁਝੀਐ ਬਕਨ ਕਥਨ ਰਹਤਾ ॥੧॥ ਰਹਾਉ ॥ ਆ
ਪੇ ਭਗਤਾ ਆਪਿ ਸੁਆਮੀ ਆਪਨ ਸੰਗਿ ਰਤਾ ॥ ਨਾਨਕ ਕੋ ਪ੍ਰਭੁ ਪੂਰਿ ਰਹਿਓ ਹੈ ਪੇਖਿਓ ਜ
ਤ੍ਰ ਕਤਾ ॥੨॥੨॥੧੧॥ ਗੂਜਰੀ ਮਹਲਾ ੫ ॥ ਮਤਾ ਮਸੂਰਤਿ ਅਵਰ ਸਿਆਨਪ
ਜਨ ਕਉ ਕਛੂ ਨ ਆਇਓ ॥ ਜਹ ਜਹ ਅਉਸਰੁ ਆਇ ਬਨਿਓ ਹੈ ਤਹਾ ਤਹਾ ਹਰਿ ਧਿਆ
ਇਓ ॥੧॥ ਪ੍ਰਭ ਕੋ ਭਗਤਿ ਵਛਲੁ ਬਿਰਦਾਇਓ ॥ ਕਰੇ ਪ੍ਰਤਿਪਾਲ ਬਾਰਿਕ ਕੀ ਨਿਆ
ਈ ਜਨ ਕਉ ਲਾਡ ਲਡਾਇਓ ॥੧॥ ਰਹਾਉ ॥ ਜਪ ਤਪ ਸੰਜਮ ਕਰਮ ਧਰਮ ਹਰਿ ਕੀਰ
ਤਨੁ ਜਨਿ ਗਾਇਓ ॥ ਸਰਨਿ ਪਰਿਓ ਨਾਨਕ ਠਾਕੁਰ ਕੀ ਅਭੈ ਦਾਨੁ ਸੁਖੁ ਪਾਇਓ ॥
੨॥੩॥੧੨॥ ਗੂਜਰੀ ਮਹਲਾ ੫ ॥ ਦਿਨੁ ਰਾਤੀ ਆਰਾਧਹੁ ਪਿਆਰੋ ਨਿਮ
ਖ ਨ ਕੀਜੈ ਢੀਲਾ ॥ ਸੰਤ ਸੇਵਾ ਕਰਿ ਭਾਵਨੀ ਲਾਈਐ ਤਿਆਗਿ ਮਾਨੁ ਹਾਠੀਲਾ ॥
੧॥ ਮੋਹਨੁ ਪ੍ਰਾਨ ਮਾਨ ਰਾਗੀਲਾ ॥ ਬਾਸਿ ਰਹਿਓ ਹੀਅਰੇ ਕੈ ਸੰਗੇ ਪੇਖਿ ਮੋਹਿਓ ਮਨੁ ਲੀ
ਲਾ ॥੧॥ ਰਹਾਉ ॥ ਜਿਸੁ ਸਿਮਰਤ ਮਨਿ ਹੋਤ ਅਨੰਦਾ ਉਤਰੈ ਮਨਹੁ ਜੰਗੀਲਾ ॥ ਮਿ
ਲਬੇ ਕੀ ਮਹਿਮਾ ਬਰਨਿ ਨ ਸਾਕਉ ਨਾਨਕ ਪਰੈ ਪਰੀਲਾ ॥੨॥੪॥੧੩॥ ਗੂਜਰੀ ਮਹ
ਲਾ ੫ ॥ ਮੁਨਿ ਜੋਗੀ ਸਾਸਤ੍ਰਗਿ ਕਹਾਵਤ ਸਭ ਕੀਨੇ ਬਸਿ ਅਪਨਹੀ ॥ ਤੀਨਿ
ਦੇਵ ਅਰੁ ਕੋੜਿ ਤੇਤੀਸਾ ਤਿਨ ਕੀ ਹੈਰਤਿ ਕਛੁ ਨ ਰਹੀ ॥੧॥ ਬਲਵੰਤਿ ਬਿਆਪਿ ਰ
ਹੀ ਸਭ ਮਹੀ ॥ ਅਵਰੁ ਨ ਜਾਨਸਿ ਕੋਊ ਮਰਮਾ ਗੁਰ ਕਿਰਪਾ ਤੇ ਲਹੀ ॥੧॥ ਰਹਾਉ ॥
ਜੀਤਿ ਜੀਤਿ ਜੀਤੇ ਸਭਿ ਥਾਨਾ ਸਗਲ ਭਵਨ ਲਪਟਹੀ ॥ ਕਹੁ ਨਾਨਕ ਸਾਧ ਤੇ ਭਾਗੀ
ਹੋਇ ਚੇਰੀ ਚਰਨ ਗਹੀ ॥੨॥੫॥੧੪॥ ਗੂਜਰੀ ਮਹਲਾ ੫ ॥ ਦੁਇ ਕਰ ਜੋੜਿ ਕਰਿ
ਬੇਨੰਤੀ ਠਾਕੁਰੁ ਅਪਨਾ ਧਿਆਇਆ ॥ ਹਾਥ ਦੇਇ ਰਾਖੇ ਪਰਮੇਸਰਿ ਸਗਲਾ ਦੁ

ਰਤੁਮਿਟਾਇਆ॥੧॥ਠਾਕੁਰਹੋਏਆਪਿਦਇਆਲ॥ਭਈਕਲਿਆਣਅਨੰਦਰੂਪ
ਹੁਈਹੈਉਬਰੇਬਾਲਗੁਪਾਲ॥੧॥ਰਹਾਉ॥ਮਿਲਿਵਰਨਾਰੀਮੰਗਲੁਗਾਇਆਠਾ
ਕੁਰਕਾਜੈਕਾਰੁ॥ਕਹੁਨਾਨਕਤਿਸੁਗੁਰਬਲਿਹਾਰੀਜਿਨਿਸਭਕਾਕੀਆਉਧਾਰੁ॥੨॥੬॥
੧੫॥ਗੂਜਰੀਮਹਲਾ ੫ ॥ਮਾਤਪਿਤਾਭਾਈਸੁਤਬੰਧਪਤਿਨਕਾਬਲੁਹੈਥੋਰਾ
॥ਅਨਿਕਰੰਗਮਾਇਆਕੇਪੇਖੇਕਿਛੁਸਾਥਿਨਚਾਲੈਭੋਰਾ॥੧॥ਠਾਕੁਰਤੁਝਬਿਨੁਆ
ਹਿਨਮੋਰਾ॥ਮੋਹਿਅਨਾਥਨਿਰਗੁਨਗੁਣੁਨਾਹੀਮੈਆਹਿਓਤੁਮ੍ਰਾਧੋਰਾ॥੧॥ਰਹਾਉ॥
ਬਲਿਬਲਿਬਲਿਬਲਿਚਰਣਤੁਮ੍ਾਰੇਈਹਾਊਹਾਤੁਮਾਜੋਰਾ॥ਸਾਧਸੰਗਿਨਾ
ਨਕਦਰਸੁਪਾਇਓਬਿਨਸਿਓਸਗਲਨਿਹੋਰਾ॥੨॥੭॥੧੬॥ਗੂਜਰੀਮਹਲਾ੫
॥ਆਲਜਾਲਭ੍ਰਮਮੋਹਤਜਾਵੈਪ੍ਰਭਸੇਤੀਰੰਗੁਲਾਈ॥ਮਨਕਉਇਹੁਉਪ
ਦੇਸੁਦ੍ਰਿੜਾਵੈਸਹਜਿਸਹਜਿਗੁਣਗਾਈ॥੧॥ਸਾਜਨਐਸੋਸੰਤੁਸਹਾਈ॥ਜਿਸੁਭੇ
ਟੇਤੂਟਹਿਮਾਇਆਬੰਧਬਿਸਰਿਨਕਬਹੂੰਜਾਈ॥੧॥ਰਹਾਉ॥ਕਰਤਕਰਤਅਨਿ
ਕਬਹੁਭਾਤੀਨੀਕੀਇਹਠਹਰਾਈ॥ਮਿਲਿਸਾਧੂਹਰਿਜਸੁਗਾਵੈਨਾਨਕਭਵਜਲੁ
ਪਾਰਿਪਰਾਈ॥੨॥੮॥੧੭॥ਗੂਜਰੀਮਹਲਾ ੫ ॥ਖਿਨਮਹਿਥਾਪਿਉਥਾ
ਪਨਹਾਰਾਕੀਮਤਿਜਾਇਨਕਰੀ॥ਰਾਜਾਰੰਕੁਕਰੈਖਿਨਭੀਤਰਿਨੀਚਹਜੋਤਿਧਰੀ॥੧॥
ਧਿਆਈਐਅਪਨੋਸਦਾਹਰੀ॥ਸੋਚਅੰਦੇਸਾਤਾਕਾਕਹਾਕਰੀਐਜਾਮਹਿਏਕਘਰੀ
॥੧॥ਰਹਾਉ॥ਤੁਮ੍ਰੀਟੇਕਪੂਰੇਮੇਰੇਸਤਿਗੁਰਮਨਸਰਨਿਤੁਮ੍ਾਰੈਪਰੀ॥ਅਚੇਤਇਆ
ਨੇਬਾਰਿਕਨਾਨਕਹਮਤੁਮਰਾਖਹੁਧਾਰਿਕਰੀ॥੨॥੯॥੧੮॥ਗੂਜਰੀਮਹਲਾ੫
ਤੂੰਦਾਤਾਜੀਆਸਭਨਾਕਾਬਸਹੁਮੇਰੇਮਨਮਾਹੀ॥ਚਰਣਕਮਲਰਿਦਮਾਹਿਸਮਾਏ
ਤਹਭਰਮੁਅੰਧੇਰਾਨਾਹੀ॥੧॥ਠਾਕੁਰਜਾਸਿਮਰਾਂਤੂੰਤਾਹੀ॥ਕਰਿਕਿਰਪਾਸਰਬਪ੍ਰਤਿ
ਪਾਲਕਪ੍ਰਭਕਉਸਦਾਸਲਾਹੀ॥੧॥ਰਹਾਉ॥ਸਾਸਿਸਾਸਿਤੇਰਾਨਾਮੁਸਮਾਰਉਤੁਮ
ਹੀਕਉਪ੍ਰਭਆਹੀ॥ਨਾਨਕਟੇਕਭਈਕਰਤੇਕੀਹੋਰਆਸਬਿਡਾਣੀਲਾਹੀ॥੨॥
੧੦॥੧੯॥ਗੂਜਰੀਮਹਲਾ ੫ ॥ਕਰਿਕਿਰਪਾਅਪਨਾਦਰਸੁਦੀਜੈਜਸੁਗਾਵ
ਉਨਿਸਿਅਰੁਭੋਰ॥ਕੇਸਸੰਗਿਦਾਸਪਗਝਾਰਉਇਹੈਮਨੋਰਥਮੋਰ॥੧॥ਠਾਕੁਰਤੁ

ਮ੍ਹਾਬਿਨੁਬੀਆਨਹੋਰ॥ਚਿਤਿਚਿਤਵਉਹਰਿਰਸਨਅਰਾਧਉਨਿਰਖਉਤੁਮਰੀ
ਓਰ॥੧॥ਰਹਾਉ॥ਦਇਆਲਪੁਰਖਸਰਬਕੇਠਾਕੁਰਬਿਨਉਕਰਉਕਰਜੋਰਿ॥
ਨਾਮੁਜਪੇਨਾਨਕੁਦਾਸੁਤੁਮਰੋਉਧਰਸਿਆਖੀਫੋਰ॥੨॥੧੧॥੨੦॥ਗੂਜਰੀਮਹ
ਲਾ੫॥ਬ੍ਰਹਮਲੋਕਅਰੁਰੁਦ੍ਰਲੋਕਆਈਇੰਦ੍ਰਲੋਕਤੇਧਾਇ॥ਸਾਧ
ਸੰਗਤਿਕਉਜੋਹਿਨਸਾਕੈਮਲਿਮਲਿਧੋਵੈਪਾਇ॥੧॥ਅਬਮੋਹਿਆਇਪਰਿਓਸਰਨਾਇ
॥ਗੁਹਜਪਾਵਕੋਬਹੁਤੁਪ੍ਰਜਾਰੈਮੋਕਉਸਤਿਗੁਰਿਦੀਓਹੈਬਤਾਇ॥੧॥ਰਹਾਉ॥ਸਿਧ
ਸਾਧਿਕਅਰੁਜਖ੍ਯਕਿੰਨਰਨਰਰਹੀਕੰਠਿਉਰਝਾਇ॥ਜਨਨਾਨਕਅੰਗੁਕੀਆਪ੍ਰਭਿਕ
ਰਤੈਜਾਕੈਕੋਟਿਐਸੀਦਾਸਾਇ॥੨॥੧੨॥੨੧॥ਗੂਜਰੀਮਹਲਾ ੫ ॥ਅਪਜਸੁ
ਮਿਟੈਹੋਵੈਜਗਿਕੀਰਤਿਦਰਗਹਬੈਸਣੁਪਾਈਐ॥ਜਮਕੀਤ੍ਰਾਸਨਾਸਹੋਇਖਿਨਮਹਿਸੁਖ
ਅਨਦਸੇਤੀਘਰਿਜਾਈਐ॥੧॥ਜਾਤੇਘਾਲਨਬਿਰਥੀਜਾਈਐ॥ਆਠਪਹਰਸਿਮਰਹੁ
ਪ੍ਰਭੁਅਪਨਾਮਨਿਤਨਿਸਦਾਧਿਆਈਐ॥੧॥ਰਹਾਉ॥ਮੋਹਿਸਰਨਿਦੀਨਦੁਖਭੰਜਨਤੂੰਦੇ
ਹਿਸੋਈਪ੍ਰਭਪਾਈਐ॥ਚਰਣਕਮਲਨਾਨਕਰੰਗਿਰਾਤੇਹਰਿਦਾਸਹਪੈਜਰਖਾਈਐ॥੨॥
੧੩॥੨੨॥ਗੂਜਰੀਮਹਲਾ੫ ॥ਬਿਸ੍ਵੰਭਰਜੀਅਨਕੋਦਾਤਾਭਗਤਭਰੇਭੰਡਾਰ॥ਜਾ
ਕੀਸੇਵਾਨਿਫਲਨਹੋਵਤਖਿਨਮਹਿਕਰੈਉਧਾਰ॥੧॥ਮਨਮੇਰੇਚਰਨਕਮਲਸੰਗਿਰਾਚੁ॥
ਸਗਲਜੀਅਜਾਕਉਆਰਾਧਹਿਤਾਹੂਕਉਤੂੰਜਾਚੁ॥੧॥ਰਹਾਉ॥ਨਾਨਕਸਰਣਿਤੁਮ੍ਾਰੀ
ਕਰਤੇਤੂੰਪ੍ਰਭਪ੍ਰਾਨਅਧਾਰ॥ਹੋਇਸਹਾਈਜਿਸੁਤੂੰਰਾਖਹਿਤਿਸੁਕਹਾਕਰੇਸੰਸਾਰੁ॥੨॥੧
੪॥੨੩॥ਗੂਜਰੀਮਹਲਾ ੫ ॥ਜਨਕੀਪੈਜਸਵਾਰੀਆਪ॥ਹਰਿਹਰਿਨਾਮੁਦੀ
ਓਗੁਰਿਅਵਖਧੁਉਤਰਿਗਇਓਸਭੁਤਾਪ॥੧॥ਰਹਾਉ॥ਹਰਿਗੋਬਿੰਦੁਰਖਿਓਪਰਮੇਸ
ਰਿਅਪਨੀਕ੍ਰਿਪਾਧਾਰਿ॥ਮਿਟੀਬਿਆਧਿਸਰਬਸੁਖਹੋਏਹਰਿਗੁਣਸਦਾਬੀਚਾਰਿ॥
ਅੰਗੀਕਾਰੁਕੀਓਮੇਰੈਕਰਤੈਗੁਰਪੂਰੇਕੀਵਡਿਆਈ॥ਅਬਿਚਲਨੀਵਧਰੀਗੁਰਨਾ
ਨਕਨਿਤਨਿਤਚੜੈਸਵਾਈ॥੨॥੧੫॥੨੪॥ਗੂਜਰੀਮਹਲਾ ੫ ॥ਕਬਹੂਹਰਿਸਿ
ਉਚੀਤੁਨਲਾਇਓ॥ਧੰਧਾਕਰਤਬਿਹਾਨੀਅਉਧਹਿਗੁਣਨਿਧਿਨਾਮੁਨਗਾਇਓ॥੧॥ਰ
ਹਾਉ॥ਕਉਡੀਕਉਡੀਜੋਰਤਕਪਟੇਅਨਿਕਜੁਗਤਿਕਰਿਧਾਇਓ॥ਬਿਸਰਤਪ੍ਰਭਕੇਤੇਦੁਖਗ

ਨੀਅਹੰਮਤਾਮੋਹਨੀਖਾਇਓ॥੧॥ਕਰਹੁਅਨੁਗ੍ਰਹੁਸੁਆਮੀਮੇਰੇਮਨਹੁਨਮੋਹਿਬਿਸਰਾਇਓ
॥ਗੋਬਿੰਦਦਇਆਲਕ੍ਰਿਪਾਲਸੁਖਸਾਗਰਨਾਨਕਹਰਿਸਰਣਾਇਓ॥੨॥੧੯॥
॥ਗੂਜਰੀਮਹਲਾ੫ ॥ਰਸਨਾਰਾਮਰਾਮਰਵੰਤਾ॥ਛੋਡਿਆਨਬਿਉਹਾਰਮਿਥਿਆ
ਭਜੁਸਦਾਭਗਵੰਤਾ॥੧॥ਰਹਾਉ॥ਨਾਮੁਏਕੁਆਧਾਰੁਭਗਤਾਈਤਆਗੈਟੇਕਾਕਰਿ
ਕ੍ਰਿਪਾਗੋਬਿੰਦਦੀਆਗੁਰਗਿਆਨੁਬੁਧਿਬਿਬੇਕਾ॥੧॥ਕਰਣਕਾਰਣਸੰਮ੍ਰਥਸ੍ਰੀਧਰਸ
ਰਣਿਤਾਕੀਗਹੀ॥ਮੁਕਤਿਜੁਗਤਿਰਵਾਲਸਾਧੂਨਾਨਕਹਰਿਨਿਧਿਲਹੀ॥੨॥
॥੨੬॥

ਗੂਜਰੀਮਹਲਾ੫ ਚਉਪਦੇ॥ ਘਰੁ੪ ੴਸਤਿਗੁਰਪ੍ਰਸਾਦਿ॥

ਛਾਡਿਸਗਲਸਿਆਣਪਾਸਾਧਸਰਣੀਆਉ॥ਪਾਰਬ੍ਰਹਮਪਰਮੇਸਰੋਪ੍ਰਭੂਕੇਗੁਣਗਾ
ਉ॥੧॥ਰੇਚਿਤਚਰਣਕਮਲਅਰਾਧਿ॥ਸਰਬਸੁਖਕਲਿਆਣਪਾਵਹਿਮਿਟੈਸਗਲ
ਉਪਾਧਿ॥੧॥ਰਹਾਉ॥ਮਾਤਪਿਤਾਸੁਤਮੀਤਭਾਈਤਿਸੁਬਿਨਾਨਹੀਕੋਇ॥ਈਤਊਤ
ਜੀਅਨਾਲਿਸੰਗੀਸਰਬਰਵਿਆਸੋਇ॥੨॥ਕੋਟਿਜਤਨਉਪਾਵਮਿਥਿਆਕਛੁਨ
ਆਵੈਕਾਮਿ॥ਸਰਣਿਸਾਧੂਨਿਰਮਲਾਗਤਿਹੋਇਪ੍ਰਭਕੈਨਾਮਿ॥੩॥ਅਗਮਦਇਆਲ
ਪ੍ਰਭੂਊਚਾਸਰਣਿਸਾਧੂਜੋਗੁ॥ਤਿਸੁਪਰਾਪਤਿਨਾਨਕਾਜਿਸੁਲਿਖਿਆਧੁਰਿਸੰਜੋਗੁ॥੪
॥੧॥੨੭॥ਗੂਜਰੀਮਹਲਾ੫ ॥ਆਪਨਾਗੁਰੁਸੇਵਿਸਦਹੀਰਮਹੁਗੁਣਗੋਬਿੰਦ
॥ਸਾਸਿਸਾਸਿਅਰਾਧਿਹਰਿਹਰਿਲਹਿਜਾਇਮਨਕੀਚਿੰਦ॥੧॥ਮੇਰੇਮਨਜਾਪਿਪ੍ਰਭਕ
ਨਾਉ॥ਸੂਖਸਹਜਅਨੰਦਪਾਵਹਿਮਿਲੀਨਿਰਮਲਥਾਉ॥੧॥ਰਹਾਉ॥ਸਾਧਸੰਗਿ
ਧਾਰਿਇਹੁਮਨੁਆਠਪਹਰਆਰਾਧਿ॥ਕਾਮੁਕ੍ਰੋਧੁਅਹੰਕਾਰੁਬਿਨਸੈਮਿਟੈਸਗਲਉਪਾ
ਧਿ॥੨॥ਅਟਲਅਛੇਦਅਭੇਦਸੁਆਮੀਸਰਣਿਤਾਕੀਆਉ॥ਚਰਣਕਮਲਅ
ਰਾਧਿਹਿਰਦੈਏਕਸਿਉਲਿਵਲਾਉ॥੩॥ਪਾਰਬ੍ਰਹਮਿਪ੍ਰਭਿਦਇਆਧਾਰੀਬਖਸਿਲੀ
ਨੇਆਪਿ॥ਸਰਬਸੁਖਹਰਿਨਾਮੁਦੀਆਨਾਨਕਸੋਪ੍ਰਭੁਜਾਪਿ॥੪॥੨॥੨੮॥ਗੂਜਰੀ
ਮਹਲਾ੫ ॥ਗੁਰਪ੍ਰਸਾਦੀਪ੍ਰਭੁਧਿਆਇਆਗਈਸੰਕਾਤੂਟਿ॥ਦੁਖਅਨੇਰਾਭੈਬਿਨ
ਸੇਪਾਪਗਏਨਿਖੂਟਿ॥੧॥ਹਰਿਹਰਿਨਾਮਕੀਮਨਿਪ੍ਰੀਤਿ॥ਮਿਲਿਸਾਧਬਚਨਗੋਬਿੰ

ਧਿਆਏਮਹਾਨਿਰਮਲਰੀਤਿ॥੧॥ਰਹਾਉ॥ਜਾਪਤਾਪਅਨੇਕਕਰਣੀਸਫਲਸਿਮਰਤ
ਨਾਮ॥ਕਰਿਅਨੁਗ੍ਰਹੁਆਪਿਰਾਖੇਭਏਪੂਰਨਕਾਮ॥੨॥ਸਾਸਿਸਾਸਿਨਬਿਸਰੁਕਬਹੂੰ
ਬ੍ਰਹਮਪ੍ਰਭਸਮਰਥ॥ਗੁਣਅਨਿਕਰਸਨਾਕਿਆਬਖਾਨੈਅਗਨਤਸਦਾਅਕਥ॥੩॥
ਦੀਨਦਰਦਨਿਵਾਰਿਤਾਰਣਦਇਆਲਕਿਰਪਾਕਰਣ॥ਅਟਲਪਦਵੀਨਾਮਸਿਮ
ਰਣਦ੍ਰਿੜੁਨਾਨਕਹਰਿਹਰਿਸਰਣ॥੪॥੩॥੨੯॥ਗੂਜਰੀਮਹਲਾ੫ ॥
ਅਹੰਬੁਧਿਬਹੁਸਘਨਮਾਇਆਮਹਾਦੀਰਘਰੋਗੁ॥ਹਰਿਨਾਮੁਅਉਖਧੁਗੁਰਿਨਾਮੁਦੀ
ਨੋਕਰਣਕਾਰਣਜੋਗੁ॥੧॥ਮਨਿਤਨਿਬਾਛੀਐਜਨਧੂਰਿ॥ਕੋਟਿਜਨਮਕੇਲਹਹਿ
ਪਾਤਿਕਗੋਬਿੰਦਲੋਚਾਪੂਰਿ॥੧॥ਰਹਾਉ॥ਆਦਿਅੰਤੇਮਧਿਆਸਾਕੂਕਰੀਬਿਕਰ
ਾਲ॥ਗੁਰਗਿਆਨਕੀਰਤਨਗੋਬਿੰਦਰਮਣਕਾਟੀਐਜਮਜਾਲ॥੨॥ਕਾਮਕ੍ਰੋਧਲੋ
ਭਮੋਹਮੂਠੇਸਦਾਆਵਾਗਵਣ॥ਪ੍ਰਭਪ੍ਰੇਮਭਗਤਿਗੁਪਾਲਸਿਮਰਣਮਿਟਤਜੋਨੀਭ
ਵਣ॥੩॥ਮਿਤ੍ਰਪੁਤ੍ਰਕਲਤ੍ਰਸੁਰਰਿਦਤੀਨਿਤਾਪਜਲੰਤ॥ਜਪਿਰਾਮਰਾਮਾਦੁਖਨਿਵ
ਰੈਮਿਲੈਹਰਿਜਨਸੰਤ॥੪॥ਸਰਬਬਿਧਿਭ੍ਰਮਤੇਪੁਕਾਰਹਿਕਤਹਿਨਾਹੀਛੋਟਿ॥ਹਰਿ
ਚਰਣਸਰਣਅਪਾਰਪ੍ਰਭਕੇਦ੍ਰਿੜੁਗਹੀਨਾਨਕਓਟ॥੫॥੪॥੩੦॥

ਗੂਜਰੀਮਹਲਾ੫ ਘਰੁ੪ ਦੁਪਦੇ॥ ੴਸਤਿਗੁਰਪ੍ਰਸਾਦਿ॥

ਆਰਾਧਿਸ੍ਰੀਧਰਸਫਲਮੂਰਤਿਕਰਣਕਾਰਣਜੋਗੁ॥ਗੁਣਰਮਣਸ੍ਰਵਣਅਪਾਰ
ਹਿਮਾਫਿਰਿਨਹੋਤਬਿਓਗੁ॥੧॥ਮਨਚਰਣਾਰਬਿੰਦਉਪਾਸ॥ਕਲਿਕਲੇਸਮਿਟੰਤ
ਸਿਮਰਣਿਕਾਟਿਜਮਦੂਤਫਾਸ॥੧॥ਰਹਾਉ॥ਸਤ੍ਰੁਦਹਨਹਰਿਨਾਮਕਹਨਅਵਰਕਛੁ
ਨਉਪਾਉ॥ਕਰਿਅਨੁਗ੍ਰਹੁਪ੍ਰਭੂਮੇਰੇਨਾਨਕਨਾਮਸੁਆਉ॥੨॥੧॥੩੧॥ਗੂਜਰੀਮ
ਹਲਾ੫ ॥ਤੂੰਸਮਰਥੁਸਰਨਿਕੋਦਾਤਾਦੁਖਭੰਜਨੁਸੁਖਰਾਇ॥ਜਾਹਿਕਲੇ
ਸਮਿਟੇਭੈਭਰਮਾਨਿਰਮਲਗੁਣਪ੍ਰਭਗਾਇ॥੧॥ਗੋਵਿੰਦਤੁਝਬਿਨੁਅਵਰੁਨਠਾਉ
॥ਕਰਿਕਿਰਪਾਪਾਰਬ੍ਰਹਮਸੁਆਮੀਜਪੀਤੁਮਾਰਾਨਾਉ॥ਰਹਾਉ॥ਸਤਿਗੁਰਸੇਵਿਲ
ਗੇਹਰਿਚਰਨੀਵਡੈਭਾਗਿਲਿਵਲਾਗੀ॥ਕਵਲਪ੍ਰਗਾਸਭਏਸਾਧਸੰਗੇਦੁਰਮਤਿਬੁ

ਪਿਤਿਆ ਰੀਗ ॥੨॥ ਆਠ ਪਹਰ ਹਰਿ ਕੇ ਗੁਣ ਗਾਵੈ ਸਿਮਰੈ ਦੀਨ ਦੈਆਲਾ ॥ ਆਪਿ ਤਰੈ ਸੰਗਤਿ ਸਭ ਉਧਰੈ ਬਿਨਸੇ ਸਗਲ ਜੰਜਾਲਾ ॥੩॥ ਚਰਣ ਅਧਾਰੁ ਤੇਰਾ ਪ੍ਰਭ ਸੁਆਮੀ ਓਤਿ ਪੋਤਿ ਪ੍ਰਭੁ ਸਾਥਿ ॥ ਸਰਣਿ ਪਰਿਓ ਨਾਨਕ ਪ੍ਰਭ ਤੁਮਰੀ ਦੇ ਰਾਖਿਓ ਹਰਿ ਹਾਥ ॥੪॥੧॥੨॥

੨॥੧੨॥੧੪॥੩੮॥

ਗੂਜਰੀ ਮਹਲਾ ੧ ਅਸਟਪਦੀਆ ਘਰੁ ੧ ੴ ਸਤਿਗੁਰ ਪ੍ਰਸਾਦਿ ॥

ਏਕ ਨਗਰੀ ਪੰਚ ਚੋਰ ਬਸੀਅਲੇ ਬਰਜਤ ਚੋਰੀ ਧਾਵੈ ॥ ਤ੍ਰਿਹਦਸ ਮਾਲ ਰਖੈ ਜੋ ਨਾਨਕ ਮੋਖ ਮੁਕਤਿ ਸੋ ਪਾਵੈ ॥੧॥ ਚੇਤਹੁ ਬਾਸੁਦੇਉ ਬਨਵਾਲੀ ॥ ਰਾਮੁ ਰਿਦੈ ਜਪਮਾਲੀ ॥੧॥ ਰਹਾਉ ॥ ਉਰਧ ਮੂਲ ਜਿਸੁ ਸਾਖ ਤਲਾਹਾ ਚਾਰਿ ਬੇਦ ਜਿਤੁ ਲਾਗੇ ॥ ਸਹਜ ਭਾਇ ਜਾਇ ਤੇ ਨਾਨਕ ਪਾਰਬ੍ਰਹਮ ਲਿਵ ਜਾਗੇ ॥੨॥ ਪਾਰਜਾਤੁ ਘਰਿ ਆਗਨਿ ਮੇਰੈ ਪੁਹਪ ਪਤ੍ਰ ਤਤੁ ਡਾਲਾ ॥ ਸਰਬ ਜੋਤਿ ਨਿਰੰਜਨ ਸੰਭੂ ਛੋਡਹੁ ਬਹੁਤੁ ਜੰਜਾਲਾ ॥੩॥ ਸੁਣਿ ਸਿਖਵੰਤੇ ਨਾਨਕੁ ਬਿਨਵੈ ਛੋਡਹੁ ਮਾਇਆ ਜਾਲਾ ॥ ਮਨਿ ਬੀਚਾਰਿ ਏਕ ਲਿਵ ਲਾਗੀ ਪੁਨਰਪਿ ਜਨਮੁ ਨ ਕਾਲਾ ॥੪॥ ਸੋ ਗੁਰੂ ਸੋ ਸਿਖੁ ਕਥੀਅਲੇ ਸੋ ਵੈਦੁ ਜਿ ਜਾਣੈ ਰੋਗੀ ॥ ਤਿਸੁ ਕਾਰਣਿ ਕੰਮੁ ਨ ਧੰਧਾ ਨਾਹੀ ਧੰਧੈ ਗਿਰਹੀ ਜੋਗੀ ॥੫॥ ਕਾਮੁ ਕ੍ਰੋਧੁ ਅਹੰਕਾਰੁ ਤਜੀਅਲੇ ਲੋਭੁ ਮੋਹੁ ਤਿਸ ਮਾਇਆ ॥ ਮਨਿ ਤਤੁ ਅਵਿਗਤੁ ਧਿਆਇਆ ਗੁਰ ਪਰਸਾਦੀ ਪਾਇਆ ॥੬॥ ਗਿਆਨੁ ਧਿਆਨੁ ਸਭ ਦਾਤਿ ਕਥੀਅਲੇ ਸੇਤ ਬਰਨ ਸਭਿ ਦੂਤਾ ॥ ਬ੍ਰਹਮ ਕਮਲ ਮਧੁ ਤਾਸੁ ਰਸਾਦੰ ਜਾਗਤ ਨਾਹੀ ਸੂਤਾ ॥੭॥ ਮਹਾ ਗੰਭੀਰ ਪਤ੍ਰ ਪਾਤਾਲਾ ਨਾਨਕ ਸਰਬ ਜੁਆਇਆ ॥ ਉਪਦੇਸ ਗੁਰੂ ਮਮ ਪੁਨਹਿ ਨ ਗਰਭੰ ਬਿਖੁ ਤਜਿ ਅੰਮ੍ਰਿਤੁ ਪੀਆਇਆ ॥੮॥੧॥

ਗੂਜਰੀ ਮਹਲਾ ੧ ॥ ਕਵਨ ਕਵਨ ਜਾਚਹਿ ਪ੍ਰਭ ਦਾਤੇ ਤਾ ਕੇ ਅੰਤ ਨ ਪਰਹਿ ਸੁਮਾਰ ॥ ਜੈਸੀ ਭੂਖ ਹੋਇ ਅਭ ਅੰਤਰਿ ਤੂੰ ਸਮਰਥੁ ਸਚੁ ਦੇਵਣਹਾਰ ॥੧॥ ਐ ਜੀ ਜਪੁ ਤਪੁ ਸੰਜਮੁ ਸਚੁ ਅਧਾਰ ॥ ਹਰਿ ਹਰਿ ਨਾਮੁ ਦੇਹਿ ਸੁਖੁ ਪਾਈਐ ਤੇਰੀ ਭਗਤਿ ਭਰੇ ਭੰਡਾਰ ॥੧॥ ਰਹਾਉ ॥ ਸੁੰਨ ਸਮਾਧਿ ਰਹਹਿ ਲਿਵ ਲਾਗੇ ਏਕਾ ਏਕੀ ਸਬਦੁ ਬੀਚਾਰ ॥ ਜਲੁ ਥਲੁ ਧਰਣਿ ਗਗਨੁ ਤਹ ਨਾਹੀ ਆਪੇ ਆਪੁ ਕੀਆ ਕਰਤਾਰ ॥੨॥ ਨਾ ਤਦਿ ਮਾਇਆ ਮਗਨੁ ਨ ਛਾਇਆ ਨਾ ਸੂਰਜ ਚੰਦ ਨ ਜੋਤਿ ਅਪਾਰ ॥ ਸਰਬ ਦ੍ਰਿਸਟਿ

ਲੋਚਨ ਮਹਿ ਘਟ ਅੰਤਰਿ ਏਕਾ ਨਦਰਿ ਸੁ ਤ੍ਰਿਭਵਣ ਸਾਰ ॥੩॥ ਪਵਣੁ ਪਾਣੀ ਅਗਨਿ ਤਿਨਿ ਕੀਆ ਬ੍ਰਹਮਾ ਬਿਸਨੁ ਮਹੇਸ ਅਕਾਰ ॥ ਸਰਬੇ ਜਾਚਿਕ ਤੂੰ ਪ੍ਰਭੁ ਦਾਤਾ ਦਾਤਿ ਕਰੇ ਅਪੁਨੈ ਬੀਚਾਰ ॥੪॥ ਕੋਟਿ ਤੇਤੀਸ ਜਾਚਹਿ ਪ੍ਰਭ ਨਾਇਕ ਦੇਦੇ ਤੋਟਿ ਨਾਹੀ ਭੰਡਾਰ ॥ ਊਂਧੈ ਭਾਂਡੈ ਕਛੁ ਨ ਸਮਾਵੈ ਸੀਧੈ ਅੰਮ੍ਰਿਤੁ ਪਰੈ ਨਿਹਾਰ ॥੫॥ ਸਿਧ ਸਮਾਧੀ ਅੰਤਰਿ ਜਾਚਹਿ ਰਿਧਿ ਸਿਧਿ ਜਾਚਿ ਕਰਹਿ ਜੈਕਾਰ ॥ ਜੈਸੀ ਪਿਆਸ ਹੋਇ ਮਨ ਅੰਤਰਿ ਤੈਸੋ ਜਲੁ ਦੇਵਹਿ ਪਰਕਾਰ ॥੬॥ ਬਡੇ ਭਾਗ ਗੁਰੁ ਸੇਵਹਿ ਅਪੁਨਾ ਭੇਦੁ ਨਾਹੀ ਗੁਰਦੇਵ ਮੁਰਾਰ ॥ ਤਾ ਕਉ ਕਾਲੁ ਨਾਹੀ ਜਮੁ ਜੋਹੈ ਬੂਝਹਿ ਅੰਤਰਿ ਸਬਦੁ ਬੀਚਾਰ ॥੭॥ ਅਬ ਤਬ ਅਵਰੁ ਨ ਮਾਗਉ ਹਰਿ ਪਹਿ ਨਾਮੁ ਨਿਰੰਜਨ ਦੀਜੈ ਪਿਆਰਿ ॥ ਨਾਨਕ ਚਾਤ੍ਰਿਕੁ ਅੰਮ੍ਰਿਤ ਜਲੁ ਮਾਗੈ ਹਰਿ ਜਸੁ ਦੀਜੈ ਕਿਰਪਾ ਧਾਰਿ ॥੮॥੨॥

ਗੂਜਰੀ ਮਹਲਾ ੧ ॥ ਐ ਜੀ ਜਨਮਿ ਮਰੈ ਆਵੈ ਫੁਨਿ ਜਾਵੈ ਬਿਨੁ ਗੁਰ ਗਤਿ ਨਹੀ ਕਾਈ ॥ ਗੁਰਮੁਖਿ ਪ੍ਰਾਣੀ ਨਾਮੇ ਰਾਤੇ ਨਾਮੇ ਗਤਿ ਪਤਿ ਪਾਈ ॥੧॥ ਭਾਈ ਰੇ ਰਾਮ ਨਾਮਿ ਚਿਤੁ ਲਾਈ ॥ ਗੁਰ ਪਰਸਾਦੀ ਹਰਿ ਪ੍ਰਭ ਜਾਚੇ ਐਸੀ ਨਾਮ ਬਡਾਈ ॥੧॥ ਰਹਾਉ ॥ ਐ ਜੀ ਬਹੁਤੇ ਭੇਖ ਕਰਹਿ ਭਿਖਿਆ ਕਉ ਕੇਤੇ ਉਦਰੁ ਭਰਨ ਕੈ ਤਾਈ ॥ ਬਿਨੁ ਹਰਿ ਭਗਤਿ ਨਾਹੀ ਸੁਖੁ ਪ੍ਰਾਨੀ ਬਿਨੁ ਗੁਰ ਗਰਬੁ ਨ ਜਾਈ ॥੨॥ ਐ ਜੀ ਕਾਲੁ ਸਦਾ ਸਿਰ ਊਪਰਿ ਠਾਢੇ ਜਨਮਿ ਜਨਮਿ ਵੈਰਾਈ ॥ ਸਾਚੈ ਸਬਦਿ ਰਤੇ ਸੇ ਬਾਚੇ ਸਤਿਗੁਰ ਬੂਝ ਬੁਝਾਈ ॥੩॥ ਗੁਰ ਸਰਣਾਈ ਜੋਹਿ ਨ ਸਾਕੈ ਦੂਤੁ ਨ ਸਕੈ ਸੰਤਾਈ ॥ ਅਵਿਗਤ ਨਾਥ ਨਿਰੰਜਨਿ ਰਾਤੇ ਨਿਰਭਉ ਸਿਉ ਲਿਵ ਲਾਈ ॥੪॥ ਐ ਜੀਉ ਨਾਮੁ ਦਿੜਹੁ ਨਾਮੇ ਲਿਵ ਲਾਵਹੁ ਸਤਿਗੁਰ ਟੇਕ ਟਿਕਾਈ ॥ ਜੋ ਤਿਸੁ ਭਾਵੈ ਸੋਈ ਕਰਸੀ ਕਿਰਤੁ ਨ ਮੇਟਿਆ ਜਾਈ ॥੫॥ ਐ ਜੀ ਭਾਗਿ ਪਰੇ ਗੁਰ ਸਰਣਿ ਤੁਮ੍ਹਾਰੀ ਮੈ ਅਵਰ ਨ ਦੂਜੀ ਭਾਈ ॥ ਅਬ ਤਬ ਏਕੋ ਏਕੁ ਪੁਕਾਰਉ ਆਦਿ ਜੁਗਾਦਿ ਸਖਾਈ ॥੬॥ ਐ ਜੀ ਰਾਖਹੁ ਪੈਜ ਨਾਮ ਅਪੁਨੇ ਕੀ ਤੁਝ ਹੀ ਸਿਉ ਬਨਿ ਆਈ ॥ ਕਰਿ ਕਿਰਪਾ ਗੁਰ ਦਰਸੁ ਦਿਖਾਵਹੁ ਹਉਮੈ ਸਬਦਿ ਜਲਾਈ ॥੭॥ ਐ ਜੀ ਕਿਆ ਮਾਗਉ ਕਿਛੁ ਰਹੈ ਨ ਦੀਸੈ ਇਸੁ ਜਗ ਮਹਿ ਆਇਆ ਜਾਈ ॥ ਨਾਨਕ ਨਾਮੁ ਪਦਾਰਥੁ ਦੀਜੈ ਹਿਰਦੈ ਕੰਠਿ ਬਣਾਈ ॥੮॥੩॥

ਗੂਜਰੀ ਮਹਲਾ ੧ ॥ ਐ ਜੀ ਨਾ ਹਮ ਉਤਮ ਨੀਚ ਨ ਮਧਿਮ ਹਰਿ ਸਰਣਾਗਤਿ ਹਰਿ ਕੇ ਲੋਗ ॥ ਨਾਮ ਰਤੇ ਕੇਵਲ ਬੈਰਾਗੀ ਸੋਗ ਬਿਜੋਗ ਬਿਸਰਜਿਤ ਰੋਗ ॥੧॥ ਭਾਈ ਰੇ ਗੁਰ ਕਿਰਪਾ ਤੇ ਭਗਤਿ ਠਾਕੁਰ ਕੀ ॥

ਸਤਿਗੁਰਵਾਕਿਹਿਰਦੈਹਰਿਨਿਰਮਲੁਨਾਜਮਕਾਣਿਨਜਮਕੀਬਾਕੀ॥੧॥ਰਹਾਉ॥ਹਰਿ
ਗੁਣਰਸਨਰਵਹਿਪ੍ਰਭਸੰਗੇਜੋਤਿਸੁਭਾਵੈਸਹਜਿਹਰੀ॥ਬਿਨੁਹਰਿਨਾਮਬ੍ਰਿਥਾਜਗਿਜੀ
ਵਣੁਹਰਿਬਿਨੁਨਿਹਫਲਮੇਕਘਰੀ॥੨॥ਐਸੇਜੀਖੋਟੇਠਉਰਨਾਹੀਘਰਿਬਾਹਰਿਨਿੰਦਕ
ਗਤਿਨਹੀਕਾਈ॥ਰੋਸੁਕਰੈਪ੍ਰਭੁਬਖਸਨਮੇਟੈਨਿਤਨਿਤਚੜੈਸਵਾਈ॥੩॥ਐਸੇਜੀਗੁ
ਰਕੀਦਾਤਿਨਮੇਟੈਕੋਈਮੇਰੈਠਾਕੁਰਿਆਪਿਦਿਵਾਈ॥ਨਿੰਦਕਨਰਕਾਲੇਮੁਖਨਿੰਦਾ
ਜਿਨਗੁਰਕੀਦਾਤਿਨਭਾਈ॥੪॥ਐਸੇਜੀਸਰਣਿਪਰੇਪ੍ਰਭੁਬਖਸਿਮਿਲਾਵੈਬਿਲਮਨ
ਅਧੂਆਰਾਈ॥ਆਨਦਮੂਲੁਨਾਥੁਸਿਰਿਨਾਥਾਸਤਿਗੁਰੁਮੇਲਿਮਿਲਾਈ॥੫॥ਐਸੇ
ਜੀਸਦਾਦਇਆਲੁਦਇਆਕਰਿਰਵਿਆਗੁਰਮਤਿਭ੍ਰਮਨਿਚੁਕਾਈ॥ਪਾਰਸੁਭੇਟਿ
ਕੰਚਨਧਾਤੁਹੋਈਸਤਸੰਗਤਿਕੀਵਡਿਆਈ॥੬॥ਹਰਿਜਲੁਨਿਰਮਲੁਮਨੁਇਸ
ਨਾਨੀਮਜਨੁਸਤਿਗੁਰੁਭਾਈ॥ਪੁਨਰਪਿਜਨਮੁਨਾਹੀਜਨਸੰਗਤਿਜੋਤੀਜੋਤਿਮਿਲਾਈ
॥੭॥ਤੂੰਵਡਪੁਰਖੁਅਗੰਮਤਰੋਵਰੁਹਮਪੰਖੀਤੁਝਮਾਹੀ॥ਨਾਨਕਨਾਮੁਨਿਰੰਜਨਦੀ
ਜੈਜੁਗਿਜੁਗਿਸਬਦਿਸਲਾਹੀ॥੮॥੪॥

ਗੂਜਰੀਮਹਲਾ੧ ਘਰੁ੪ ੴਸਤਿਗੁਰਪ੍ਰਸਾਦਿ॥

ਭਗਤਿਪ੍ਰੇਮਆਰਾਧਿਤੰਸਚੁਪਿਆਸਪਰਮਹਿਤੰ॥ਬਿਲਲਾਪਬਿਲਲਬਿੰਤੀ
ਆਸੁਖਭਾਇਚਿਤਹਿਤੰ॥੧॥ਜਪਿਮਨਨਾਮੁਹਰਿਸਰਣੀ॥ਸੰਸਾਰਸਾਗਰਤਾਰਿਤਾ
ਰਣਰਮਨਾਮਕਰਿਕਰਣੀ॥੧॥ਰਹਾਉ॥ਏਮਨਸਿਮਰਤਸੁਭਚਿੰਤੰਗੁਰਸਬਦਿਹਰਿਰ
ਮਣੰ॥ਮਤਿਤਤੁਗਿਆਨੰਕਲਿਆਣਨਿਧਾਨੰਹਰਿਨਾਮਮਨਿਰਮਣੰ॥੨॥ਚਲਚਿ
ਤਵਿਤਭ੍ਰਮਾਭ੍ਰਮੰਜਗੁਮੋਹਮਗਨਹਿਤੰ॥ਥਿਰੁਨਾਮਭਗਤਿਦਿੜੰਮਤੀਗੁਰਵਾਕਿਸ
ਬਦਰਤੰ॥੩॥ਭਰਮਾਤਿਭਰਮੁਨਚੂਕਈਜਗੁਜਨਮਿਬਿਆਧਿਖਪੰ॥ਅਸਥਾਨੁਹ
ਰਿਨਿਹਕੇਵਲੰਸਤਿਮਤੀਨਾਮਤਪੰ॥੪॥ਇਹੁਜਗੁਮੋਹਹੇਤਬਿਆਪਿਤੰਦੁਖੁਅਧਿ
ਕਜਨਮਮਰਣੰ॥ਭਜੁਸਰਣਿਸਤਿਗੁਰਊਬਰਹਿਹਰਿਨਾਮੁਰਿਦਰਮਣੰ॥੫॥ਗੁਰਮ
ਤਿਨਿਹਚਲਮਨਿਮਨੁਮਨੰਸਹਜਬੀਚਾਰੰ॥ਸੋਮਨੁਨਿਰਮਲੁਜਿਤੁਸਾਚੁਅੰਤਰਿਗਿਆ
ਨਰਤਨੁਸਾਰੰ॥੬॥ਭੈਭਾਇਭਗਤਿਤਰੁਭਵਜਲੁਮਨਾਚਿਤੁਲਾਇਹਰਿਚਰਣੀ

ਹਰਿਨਾਮੁਹਿਰਦੈਪਵਿਤ੍ਰੁਪਾਵਨੁਇਹੁਸਰੀਰੁਤਉਸਰਣੀ॥੭॥ਲਬਲੋਭਲਹਰਿ
ਨਿਵਾਰਣੰਹਰਿਨਾਮਰਾਸਿਮਨੰ॥ਮਨੁਮਾਰਿਤੁਹੀਨਿਰੰਜਨਾਕਹੁਨਾਨਕਾਸਰਨੰ॥
੮॥੧॥੫॥

ਗੂਜਰੀਮਹਲਾ੩ ਘਰੁ੧ ੴਸਤਿਗੁਰਪ੍ਰਸਾਦਿ॥

ਨਿਰਤਿਕਰੀਇਹੁਮਨੁਨਚਾਈ॥ਗੁਰਪਰਸਾਦੀਆਪੁਗਵਾਈ॥ਚਿਤੁਥਿਰੁਰਾਖੈਸੋਮੁ
ਕਤਿਹੋਵੈਜੋਇਛੀਸੋਈਫਲੁਪਾਈ॥੧॥ਨਾਚੁਰੇਮਨਗੁਰਕੈਆਗੈ॥ਗੁਰਕੈਭਾਣੈਨਾ
ਚਹਿਤਾਸੁਖੁਪਾਵਹਿਅੰਤੇਜਮਭਉਭਾਗੈ॥ਰਹਾਉ॥ਆਪਿਨਚਾਏਸੋਭਗਤੁਕਹੀ
ਐਆਪਣਾਪਿਆਰੁਆਪਿਲਾਏ॥ਆਪੇਗਾਵੈਆਪਿਸੁਣਾਵੈਇਸੁਮਨਅੰਧੇਕ
ਉਮਾਰਗਿਪਾਏ॥੨॥ਅਨਦਿਨੁਨਾਚੈਸਕਤਿਨਿਵਾਰੈਸਿਵਘਰਿਨੀਦਨਹੋਈ॥ਸ
ਕਤੀਘਰਿਜਗਤੁਸੂਤਾਨਾਚੈਟਾਪੈਅਵਰੋਗਾਵੈਮਨਮੁਖਿਭਗਤਿਨਹੋਈ॥੩॥ਸੁਰਿ
ਨਰਵਿਰਤਿਪਖਿਕਰਮੀਨਾਚੇਮੁਨਿਜਨਗਿਆਨਬੀਚਾਰੀ॥ਸਿਧਸਾਧਿਕਲਿਵ
ਲਾਗੀਨਾਚੇਜਿਨਗੁਰਮੁਖਿਬੁਧਿਵੀਚਾਰੀ॥੪॥ਖੰਡਬ੍ਰਹਮੰਡਤ੍ਰੈਗੁਣਨਾਚੇਜਿਨ
ਲਾਗੀਹਰਿਲਿਵਤੁਮਾਰੀ॥ਜੀਅਜੰਤਸਭੇਹੀਨਾਚੇਨਾਚਹਿਖਾਣੀਚਾਰੀ॥੫॥ਜੋ
ਤੁਧੁਭਾਵਹਿਸੇਈਨਾਚਹਿਜਿਨਗੁਰਮੁਖਿਸਬਦਿਲਿਵਲਾਏ॥ਸੇਭਗਤਸੇਤਤੁਗਿ
ਆਨੀਜਿਨਕਉਹੁਕਮੁਮਨਾਏ॥੬॥ਏਹਾਭਗਤਿਸਚੇਸਿਉਲਿਵਲਾਗੈਬਿਨੁਸੇਵ
ਭਗਤਿਨਹੋਈ॥ਜੀਵਤੁਮਰੈਤਾਸਬਦੁਬੀਚਾਰੈਤਾਸਚੁਪਾਵੈਕੋਈ॥੭॥ਮਾਇਆ
ਕੈਅਰਥਿਬਹੁਤੁਲੋਕਨਾਚੇਕੋਵਿਰਲਾਤਤੁਬੀਚਾਰੀ॥ਗੁਰਪਰਸਾਦੀਸੋਈਜਨੁਪਾ
ਏਜਿਨਕਉਕ੍ਰਿਪਾਤੁਮਾਰੀ॥੮॥ਇਕੁਦਮੁਸਾਚਾਵੀਸਰੈਸਾਵੇਲਾਬਿਰਥਾਜਾਇ॥
ਸਾਹਿਸਾਹਿਸਦਾਸਮਾਲੀਐਆਪੇਬਖਸੇਕਰੇਰਜਾਇ॥੯॥ਸੇਈਨਾਚਹਿਜੋਤੁਧੁ
ਭਾਵਹਿਜਿਗੁਰਮੁਖਿਸਬਦੁਵੀਚਾਰੀ॥ਕਹੁਨਾਨਕਸੇਸਹਜਸੁਖੁਪਾਵਹਿਜਿਨਕਉ
ਨਦਰਿਤੁਮਾਰੀ॥੧੦॥੧॥੬॥

ਗੂਜਰੀਮਹਲਾ੪ ਘਰੁ੨ ੴਸਤਿਗੁਰਪ੍ਰਸਾਦਿ॥

ਹਰਿਬਿਨੁਜੀਅਰਾਰਹਿਨਸਕੈਜਿਉਬਾਲਕੁਖੀਰਅਧਾਰੀ॥ਅਗਮਅਗੋਚਰਪ੍ਰਭੁਗੁ

ਗਮੁਖਿਪਾਈਐਅਪੁਨੇਸਤਿਗੁਰਕੈਬਲਿਹਾਰੀ॥੧॥ਮਨਰੇਹਰਿਕੀਰਤਿਤਰੁਤਾਰੀ॥
ਗੁਰਮੁਖਿਨਾਮੁਅੰਮ੍ਰਿਤਜਲੁਪਾਈਐਜਿਨਕਉਕ੍ਰਿਪਾਤੁਮਾਰੀ॥ਰਹਾਉ॥ਸਨਕਸਨੰ
ਦਨਨਾਰਦਮੁਨਿਸੇਵਹਿਅਨਦਿਨੁਜਪਤਰਹਹਿਬਨਵਾਰੀ॥ਸਰਣਾਗਤਿਪ੍ਰਹਲ
ਦਜਨਆਏਤਿਨਕੀਪੈਜਸਵਾਰੀ॥੨॥ਅਲਖਨਿਰੰਜਨੁਏਕੋਵਰਤੈਏਕਾਜੋਤਿਮੁ
ਰਾਰੀ॥ਸਭਿਜਾਚਿਕਤੂਏਕੋਦਾਤਾਮਾਗਹਿਹਾਥਪਸਾਰੀ॥੩॥ਭਗਤਜਨਾਕੀਊਤਮ
ਬਾਣੀਗਾਵਹਿਅਕਥਕਥਾਨਿਤਨਿਆਰੀ॥ਸਫਲਜਨਮੁਭਇਆਤਿਨਕੇਰਾਆ
ਪਿਤਰੇਕੁਲਤਾਰੀ॥੪॥ਮਨਮੁਖਿਦੁਬਿਧਾਦੁਰਮਤਿਬਿਆਪੇਜਿਨਅੰਤਰਿਮੋਹਗੁ
ਬਾਰੀ॥ਸੰਤਜਨਾਕੀਕਥਾਨਭਾਵੈਓਇਡੂਬੇਸਣੁਪਰਵਾਰੀ॥੫॥ਨਿੰਦਕੁਨਿੰਦ
ਰਿਮਲੁਧੋਵੈਓਹੁਮਲਭਖੁਮਾਇਆਧਾਰੀ॥ਸੰਤਜਨਾਕੀਨਿੰਦਾਵਿਆਪੇਨਾਉਰਵ
ਰਿਨਪਾਰੀ॥੬॥ਇਹੁਪਰਪੰਚੁਖੇਲੁਕੀਆਸਭੁਕਰਤੈਹਰਿਕਰਤੈਸਭਕਲਧਾ
ਰੀ॥ਹਰਿਏਕੋਸੂਤੁਵਰਤੈਜੁਗਅੰਤਰਿਸੂਤੁਖਿੰਚੈਏਕੰਕਾਰੀ॥੭॥ਰਸਨਿਰਸਨਿਰ
ਗਾਵਹਿਹਰਿਗੁਣਰਸਨਾਹਰਿਰਸੁਧਾਰੀ॥ਨਾਨਕਹਰਿਬਿਨੁਅਵਰੁਨਮਾਗਉਹਰਿ
ਰਸਪ੍ਰੀਤਿਪਿਆਰੀ॥੮॥੧॥੭॥

ਗੂਜਰੀਮਹਲਾ੫ ਘਰੁ੨ ੧ੴਸਤਿਗੁਰਪ੍ਰਸਾਦਿ॥

ਰਾਜਨਮਹਿਤੂੰਰਾਜਾਕਹੀਅਹਿਭੂਮਨਮਹਿਭੂਮਾ॥ਠਾਕੁਰਮਹਿਠਕੁਰਾਈਤੇਰੀਕੋਮਨ
ਸਿਰਿਕੋਮਾ॥੧॥ਪਿਤਾਮੇਰੋਬਡੋਧਨੀਅਗਮਾ॥ਉਸਤਤਿਕਵਨਕਰੀਜੈਕਰਤੇਪੇਖਿ
ਰਹੇਬਿਸਮਾ॥੧॥ਰਹਾਉ॥ਸੁਖੀਅਨਮਹਿਸੁਖੀਆਤੂੰਕਹੀਅਹਿਦਾਤਨਸਿਰਿਦਾ
ਤਾ॥ਤੇਜਨਮਹਿਤੇਜਵੰਸੀਕਹੀਅਹਿਰਸੀਅਨਮਹਿਰਾਤਾ॥੨॥ਸੂਰਨਮਹਿਸੂਰਾ
ਤੂੰਕਹੀਅਹਿਭੋਗਨਮਹਿਭੋਗੀ॥ਗ੍ਰਸਤਨਮਹਿਤੂੰਬਡੋਗ੍ਰਿਹਸਤੀਜੋਗਨਮਹਿਜੋਗੀ
॥੩॥ਕਰਤਨਮਹਿਤੂੰਕਰਤਾਕਹੀਅਹਿਆਚਾਰਨਮਹਿਆਚਾਰੀ॥ਸਾਹਨਮਹਿਤੂੰ
ਸਾਚਾਸਾਹਾਵਾਪਾਰਨਮਹਿਵਾਪਾਰੀ॥੪॥ਦਰਬਾਰਨਮਹਿਤੇਰੋਦਰਬਾਰਾਸਰ
ਪਾਲਨਟੀਕਾ॥ਲਖਿਮੀਕੇਤਕਗਨੀਨਜਾਈਐਗਨਿਨਸਕਉਸੀਕਾ॥੫॥ਨਾ
ਮਨਮਹਿਤੇਰੋਪ੍ਰਭਨਾਮਾ॥ਗਿਆਨਨਮਹਿਗਿਆਨੀ॥ਜੁਗਤਨਮਹਿਤੇਰੀਪ੍ਰਭਜੁ

ਤਾਇਸਨਾਨਨਮਹਿਇਸਨਾਨੀ॥੬॥ਸਿਧਨਮਹਿਤੇਰੀਪ੍ਰਭਸਿਧਾਕਰਮਨਸਿਰਿਕਰ
ਮਾ॥ਆਗਿਆਮਹਿਤੇਰੀਪ੍ਰਭਆਗਿਆਹੁਕਮਨਸਿਰਿਹੁਕਮਾ॥੭॥ਜਿਉਬੋਲਾ
ਵਹਿਤਿਉਬੋਲਹਸੁਆਮੀਕੁਦਰਤਿਕਵਨਹਮਾਰੀ॥ਸਾਧਸੰਗਿਨਾਨਕਜਸੁਗਾਇ
ਓਜੋਪ੍ਰਭਕੀਅਤਿਪਿਆਰੀ॥੮॥੧॥੮॥

ਗੂਜਰੀਮਹਲਾ੫ ਘਰੁ੪ ੧ੴਸਤਿਗੁਰਪ੍ਰਸਾਦਿ॥

ਨਾਥਨਰਹਰਦੀਨਬੰਧਵਪਤਿਤਪਾਵਨਦੇਵ॥ਭੈਤ੍ਰਾਸਨਾਸਕ੍ਰਿਪਾਲਗੁਣਨਿਧਿ
ਸਫਲਸੁਆਮੀਸੇਵ॥੧॥ਹਰਿਗੋਪਾਲਗੁਰਗੋਬਿੰਦ॥ਚਰਣਸਰਣਦਇਆਲ
ਕੇਸਵਤਾਰਿਜਗਭਵਸਿੰਧ॥੧॥ਰਹਾਉ॥ਕਾਮਕ੍ਰੋਧਹਰਨਮਦਮੋਹਦਹਨਮੁਰਾਰਿਮ
ਨਮਕਰੰਦ॥ਜਨਮਮਰਣਨਿਵਾਰਿਧਰ(ਧਰਣੀ)ਪਤਿਰਾਖੁਪਰਮਾਨੰਦ॥੨॥ਜਲਤਅਨਿਕ
ਤਰੰਗਮਾਇਆਗੁਰਗਿਆਨਹਰਿਰਿਦਮੰਤ॥ਛੇਦਿਅਹੰਬੁਧਿਕਰੁਣਾਮੈਚਿੰਤ
ਮੇਟਿਪੁਰਖਅਨੰਤ॥੩॥ਸਿਮਰਿਸਮਰਥਪਲਮਹੂਰਤਪ੍ਰਭਧਿਆਨੁਸਹਜਸਮਾ
ਧਿ॥ਦੀਨਦਇਆਲਪ੍ਰਸੰਨਪੂਰਨਜਾਚੀਐਰਜਸਾਧ॥੪॥ਮੋਹਮਿਥਨਦੁਰੰਤ
ਆਸਾਬਾਸਨਾਬਿਕਾਰ॥ਰਖੁਧਰਮਭਰਮਬਿਦਾਰਿਮਨਤੇਉਧਰੁਹਰਿਨਿਰੰਕਾਰ॥
੫॥ਧਨਾਢਿਆਢਿਭੰਡਾਰਹਰਿਨਿਧਿਹੋਤਜਿਨਾਨਚੀਰ॥ਖਲਮੁਗਧਮੂੜਕਟਾਖ੍ਯ
ਸ੍ਰੀਧਰਭਏਗੁਣਮਤਿਧੀਰ॥੬॥ਜੀਵਨਮੁਕਤਜਗਦੀਸਜਪਿਮਨਧਾਰਿਰਿਦ
ਪਰਤੀਤਿ॥ਜੀਅਦਇਆਮਇਆਸਰਬਤ੍ਰਰਮਣੰਪਰਮਹੰਸਹਰੀਤਿ॥੭॥ਦੇਤ
ਦਰਸਨੁਸ੍ਰਵਨਹਰਿਜਸੁਰਸਨਨਾਮਉਚਾਰ॥ਅੰਗਸੰਗਭਗਵਾਨਪਰਸਨਪ੍ਰਭਨਾ
ਨਕਪਤਿਤਉਧਾਰ॥੮॥੧॥੨॥੫॥੧॥੧॥੨॥੫੭॥

ਗੂਜਰੀਕੀਵਾਰਮਹਲਾ੩ ਸਿਕੰਦਰਬਿਰਾਹਿਮਕੀਵਾਰਕੀਧੁਨੀਗਾਉਣੀ॥ੴਸਤਿਗੁਰ

ਸਲੋਕੁਮਃ੩ ॥ਇਹੁਜਗਤੁਮਮਤਾਮੁਆਜੀਵਣਕੀਬਿਧਿਨਾਹਿ॥ਗੁਰਕੈ

ਭਾਣੈਜੋਚਲੈਤਾਂਜੀਵਣਪਦਵੀਪਾਹਿ॥ਓਇਸਦਾਸਦਾਜਨਜੀਵਤੇਜੋਹਰਿਚ

ਰਣੀਚਿਤੁਲਾਹਿ॥ਨਾਨਕਨਦਰੀਮਨਿਵਸੈਗੁਰਮੁਖਿਸਹਜਿਸਮਾਹਿ॥੧॥ਮਃ੩॥

ਅੰਦਰਿਸਹਸਾਦੁਖੁਹੈਆਪੈਸਿਰਿਧੰਧੈਮਾਰ॥ਦੂਜੈਭਾਇਸੁਤੇਕਬਹਿਨਜਾਗਹਿ

ਮਾਇਆਮੋਹਪਿਆਰ॥ਨਾਮੁਨਚੇਤਹਿਸਬਦੁਨਵੀਚਾਰਹਿਇਹੁਮਨਮੁਖਕਾਆ

ਚਾਰੁ॥ਹਰਿਨਾਮੁਨਪਾਇਆਜਨਮੁਬਿਰਥਾਗਵਾਇਆਨਾਨਕਜਮੁਮਾਰਿਕਰੇਖੁ

ਆਰੁ॥੨॥ਪਉੜੀ॥ ॥ਆਪਣਾਆਪੁਉਪਾਇਓਨੁਤਦਹੁਹੋਰੁਨਕੋਈ॥ਮਤਾਮ

ਸੂਰਤਿਆਪਿਕਰੇਜੋਕਰੇਸੁਹੋਈ॥ਤਦਹੁਆਕਾਸੁਨਪਾਤਾਲੁਹੈਨਾਤ੍ਰੈਲੋਈ॥ਤਦਹੁ

ਆਪਿਨਿਰੰਕਾਰੁਹੈਨਾਓਪਤਿਹੋਈ॥ਜਿਉਤਿਸੁਭਾਵੈਤਿਵੈਕਰੇਤਿਸੁਬਿਨੁਅਵਰੁ

ਕੋਈ॥੧॥ਸਲੋਕੁਮਃ੩ ॥ਸਾਹਿਬੁਮੇਰਾਸਦਾਹੈਦਿਸੈਸਬਦੁਕਮਾਇ॥ਓਹੁਅ

ਉਹਾਣੀਕਦੇਨਾਹਿਨਾਆਵੈਨਾਜਾਇ॥ਸਦਾਸਦਾਸੋਸੇਵੀਐਜੋਸਭਮਹਿਰਹੈਸਮਾਇ

ਅਵਰੁਦੂਜਾਕਿਉਸੇਵੀਐਜੰਮੈਤੈਮਰਿਜਾਇ॥ਨਿਹਫਲੁਤਿਨਕਾਜੀਵਿਆਜਿ

ਖਸਮੁਨਜਾਣਹਿਆਪਣਾਅਵਰੀਕਉਚਿਤੁਲਾਇ॥ਨਾਨਕਏਵਨਜਾਪਈਕਰਤਾ

ਕੇਤੀਦੇਇਸਜਾਇ॥੧॥ਮਃ੩ ॥ਸਚਾਨਾਮੁਧਿਆਈਐਸਭੋਵਰਤੈਸਚੁ॥ਨਾਨਕਹੁਕ

ਮੁਬੁਝਿਪਰਵਾਣੁਹੋਇਤਾਫਲੁਪਾਵੈਸਚੁ॥ਕਥਨੀਬਦਨੀਕਰਤਾਫਿਰੈਹੁਕਮੈਮੂਲਿ

ਨਬੁਝਈਅੰਧਾਕਚੁਨਿਕਚੁ॥੨॥ਪਉੜੀ॥ ॥ਸੰਜੋਗੁਵਿਜੋਗੁਉਪਾਇਓਨੁਸ੍ਰਿ

ਸਟੀਕਾਮੂਲੁਰਚਾਇਆ॥ਹੁਕਮੀਸ੍ਰਿਸਟਿਸਾਜੀਅਨੁਜੋਤੀਜੋਤਿਮਿਲਾਇਆ॥ਜੋਤੀ

ਹੂੰਸਭੁਚਾਨਣਾਸਤਿਗੁਰਿਸਬਦੁਸੁਣਾਇਆ॥ਬ੍ਰਹਮਾਬਿਸਨੁਮਹੇਸੁਤ੍ਰੈਗੁਣਸਿਰਿਧੰਧੈ

ਲਾਇਆ॥ਮਾਇਆਕਾਮੂਲੁਰਚਾਇਓਨੁਤੁਰੀਆਸੁਖੁਪਾਇਆ॥੨॥ਸਲੋਕੁਮਃ੩॥

ਸੋਜਪੁਸੋਤਪੁਜਿਸਤਿਗੁਰਭਾਵੈ॥ਸਤਿਗੁਰਕੈਭਾਣੈਵਡਿਆਈਪਾਵੈ॥ਨਾਨਕਆਪੁ

ਛੋਡਿਗੁਰਮਾਹਿਸਮਾਵੈ॥੧॥ਮਃ੩ ॥ਗੁਰਕੀਸਿਖਕੋਵਿਰਲਾਲੇਵੈ॥ਨਾਨਕਜਿਸੁ

ਆਪਿਵਡਿਆਈਦੇਵੈ॥੨॥ਪਉੜੀ॥ ॥ਮਾਇਆਮੋਹੁਅਗਿਆਨੁਹੈਬਿਖ

ਅਤਿਭਾਰੀ॥ਪਥਰਪਾਪਬਹੁਲਦਿਆਕਿਉਤਰੀਐਤਾਰੀ॥ਅਨਦਿਨੁਭਗਤੀਰਤਿਆ

ਹਰਿਪਾਰਿਉਤਾਰੀ॥ਗੁਰਸਬਦੀਮਨੁਨਿਰਮਲਾਹਉਮੈਛਡਿਵਿਕਾਰੀ॥ਹਰਿਹਰਿਨਾਮੁਧਿ

ਆਈਐਹਰਿਹਰਿਨਿਸਤਾਰੀ॥੩॥ਸਲੋਕੁ॥ ॥ਕਬੀਰਮੁਕਤਿਦੁਆਰਾਸੰਕੁੜਾ

ਰਾਈਦਸਵੈਭਾਇ॥ਮਨੁਤਉਮੈਗਲੁਹੋਇਰਹਾਨਿਕਸਿਆਕਿਉਕਰਿਜਾਇ॥ਐ

ਸਾਸਤਿਗੁਰੁਜੇਮਿਲੈਤੁਠਾਕਰੇਪਸਾਉ॥ਮੁਕਤਿਦੁਆਰਾਮੋਕਲਾਸਹਜੇਆਵਉਜਾਉ॥

੧॥ਮਃ੩ ॥ਨਾਨਕਮੁਕਤਿਦੁਆਰਾਅਤਿਨੀਕਾਨਾਨਾਹੋਇਸੁਜਾਇ॥ਹਉਮੈਮਨੁਅ

ਸਥੂਲੁਹੈਕਿਉਕਰਿਵਿਚੁਦੇਜਾਇ॥ਸਤਿਗੁਰਿਮਿਲਿਐਹਉਮੈਗਈਜੋਤਿਰਹੀਸ

ਭਆਇ॥ਏਹੁਜੀਉਸਦਾਮੁਕਤੁਹੈਸਹਜੇਰਹਿਆਸਮਾਇ॥੨॥ਪਉੜੀ॥ ॥

ਪ੍ਰਭਿਸੰਸਾਰੁਉਪਾਇਕੈਵਸਿਆਪਣੈਕੀਤਾ॥ਗਣਤੈਪ੍ਰਭੂਨਪਾਈਐਦੂਜੈਭਰਮੀਤਾ॥

ਸਤਿਗੁਰਿਮਿਲਿਐਜੀਵਤੁਮਰੈਬੁਝਿਸਚਿਸਮੀਤਾ॥ਸਬਦੇਹਉਮੈਖੋਈਐਹਰਿਮੇਲਿ

ਮਿਲੀਤਾ॥ਸਭਕਿਛੁਜਾਣੈਕਰੇਆਪਿਆਪੇਵਿਗਸੀਤਾ॥੪॥ਸਲੋਕੁਮਃ੩ ॥

ਸਤਿਗੁਰਸਿਉਚਿਤੁਨਲਾਇਓਨਾਮੁਨਵਸਿਓਮਨਿਆਇ॥ਧ੍ਰਿਗੁਇਵੇਹਾਜੀਵਿ

ਆਕਿਆਜੁਗਮਹਿਪਾਇਆਆਇ॥ਮਾਇਆਖੋਟੀਰਾਸਿਹੈਏਕਚਸੇਮਹਿਪਾਜੁ

ਲਹਿਜਾਇ॥ਹਥਹੁਛੁੜਕੀਤਨੁਸਿਆਹੁਹੋਇਬਦਨੁਜਾਇਕੁਮਲਾਇ॥ਜਿਨਸ

ਤਿਗੁਰਸਿਉਚਿਤੁਲਾਇਆਤਿਨਸੁਖੁਵਸਿਆਮਨਿਆਇ॥ਹਰਿਨਾਮੁਧਿਆਵਹਿ

ਰੰਗਸਿਉਹਰਿਨਾਮਿਰਹੇਲਿਵਲਾਇ॥ਨਾਨਕਸਤਿਗੁਰਸੋਧਨੁਸਉਪਿਆਜਿਜੀ

ਅਮਹਿਰਹਿਆਸਮਾਇ॥ਰੰਗੁਤਿਸੈਕਉਅਗਲਾਵੰਨੀਚੜੈਚੜ੍ਹਾਇ॥੧॥ਮਃ੩॥

ਮਾਇਆਹੋਈਨਾਗਨੀਜਗਤਿਰਹੀਲਪਟਾਇ॥ਇਸਕੀਸੇਵਾਜੋਕਰੇਤਿਸਹੀਕਉ

ਫਿਰਿਖਾਇ॥ਗੁਰਮੁਖਿਕੋਈਗਾਰੜੂਤਿਨਿਮਲਿਦਲਿਲਾਈਪਾਇ॥ਨਾਨਕਸੋਈ

ਉਬਰੇਜਿਸਚਿਰਹੇਲਿਵਲਾਇ॥੨॥ਪਉੜੀ॥ ॥ਢਾਢੀਕਰੇਪੁਕਾਰਪ੍ਰਭੂਸੁ

ਣਾਇਸੀ॥ਅੰਦਰਿਧੀਰਕਹੋਇਪੂਰਾਪਾਇਸੀ॥ਜੋਧੁਰਿਲਿਖਿਆਲੇਖੁਸੇਕਰਮਕ

ਮਾਇਸੀ॥ਜਾਹੋਵੈਖਸਮੁਦਇਆਲੁਤਾਮਹਲੁਘਰੁਪਾਇਸੀ॥ਸੋਪ੍ਰਭੁਮੇਰਾਅਤਿ

ਵਡਾਗੁਰਮੁਖਿਮੇਲਾਇਸੀ॥੫॥ਸਲੋਕੁਮਃ੩ ॥ਸਭਨਾਕਾਸਹੁਏਕੁਹੈਸਦਹੀ

ਰਹੈਜੁਗਿਨਾਨਕਹੁਕਮੁਨਮੰਨਈਤਾਘਰਹੀਅੰਦਰਿਦੂਰਿ॥ਹੁਕਮੁਭੀਤਿਨਾਮਨਾਇ
ਸੀਜਿਨਕਉਨਦਰਿਕਰੇਇ॥ਹੁਕਮੁਮੰਨਿਸੁਖੁਪਾਇਆਪ੍ਰੇਮਸੁਹਾਗਣਿਹੋਇ॥੧॥
ਮਃ੩॥ਰੈਣਿਸਬਾਈਜਲਿਮੁਈਕੰਤਨਲਾਇਓਭਾਉ॥ਨਾਨਕਸੁਖਿਵਸਨਿਸੋਹਾ
ਗਣੀਜਿਨਪਿਆਰਾਪੁਰਖੁਹਰਿਰਾਉ॥੨॥ਪਉੜੀ॥ ॥ਸਭੁਜਗੁਫਿਰਿਮੈਦੇਖਿ
ਆਹਰਿਇਕੋਦਾਤਾ॥ਉਪਾਇਕਿਤੈਨਪਾਈਐਹਰਿਕਰਮਬਿਧਾਤਾ॥ਗੁਰਸਬਦੀਹ
ਰਿਮਨਿਵਸੈਹਰਿਸਹਜੇਜਾਤਾ॥ਅੰਦਰਹੁਤ੍ਰਿਸਨਾਅਗਨਿਬੁਝੀਹਰਿਅੰਮ੍ਰਿਤਸਰਿ
ਨਾਤਾ॥ਵਡੀਵਡਿਆਈਵਡੇਕੀਗੁਰਮੁਖਿਬੋਲਾਤਾ॥੬॥ਸਲੋਕੁਮਃ੩॥
ਕਾਇਆਹੰਸਕਿਆਪ੍ਰੀਤਿਹੈਜਿਪਇਆਹੀਛਡਿਜਾਇ॥ਏਸਨੋਕੂੜੁਬੋਲਿਕਿਖਵਾ
ਲੀਐਜਿਚਲਦਿਆਨਾਲਿਨਜਾਇ॥ਕਾਇਆਮਿਟੀਅੰਧੁਹੈਪਉਣੈਪੁਛਹੁਜਾ
ਇ॥ਹਉਤਾਮਾਇਆਮੋਹਿਆਫਿਰਿਫਿਰਿਆਵਾਜਾਇ॥ਨਾਨਕਹੁਕਮੁਨਜਾਤੋਖ
ਸਮਕਾਜਿਰਹਾਸਚਿਸਮਾਇ॥੧॥ਮਃ੩॥ਏਕੋਨਿਹਚਲਨਾਮਧਨੁਹੋਰੁਧਨੁਆਵੈ
ਜਾਇ॥ਇਸੁਧਨਕਉਤਸਕਰੁਜੋਹਿਨਸਕਈਨਾਓਚਕਾਲੈਜਾਇ॥ਇਹੁਹਰਿਧਨੁ
ਜੀਐਸੇਤੀਰਵਿਰਹਿਆਜੀਐਨਾਲੇਜਾਇ॥ਪੂਰੇਗੁਰਤੇਪਾਈਐਮਨਮੁਖਿਪਲੈ
ਨਪਾਇ॥ਧਨੁਵਾਪਾਰੀਨਾਨਕਾਜਿਨਨਾਮਧਨੁਖਟਿਆਆਇ॥੨॥ਪਉੜੀ॥
ਮੇਰਾਸਾਹਿਬੁਅਤਿਵਡਾਸਚੁਗਹਿਰਗੰਭੀਰਾ॥ਸਭੁਜਗੁਤਿਸਕੈਵਸਿਹੈਸਭੁਤਿਸ
ਕਾਚੀਰਾ॥ਗੁਰਪਰਸਾਦੀਪਾਈਐਨਿਹਚਲੁਧਨੁਧੀਰਾ॥ਕਿਰਪਾਤੇਹਰਿਮਨਿਵਸੈ
ਭੇਟੈਗੁਰੁਸੂਰਾ॥ਗੁਣਵੰਤੀਸਾਲਾਹਿਆਸਦਾਥਿਰੁਨਿਹਚਲੁਹਰਿਪੂਰਾ॥੭॥ਸਲੋਕੁ
ਮਃ੩॥ਧ੍ਰਿਗੁਤਿਨਾਦਾਜੀਵਿਆਜੋਹਰਿਸੁਖੁਪਰਹਰਿਤਿਆਗਦੇਦੁਖੁਹਉਮੈ
ਪਾਪਕਮਾਇ॥ਮਨਮੁਖਅਗਿਆਨੀਮਾਇਆਮੋਹਿਵਿਆਪੇਤਿਨਬੂਝਨਕਾਈ
ਪਾਇ॥ਹਲਤਿਪਲਤਿਓਇਸੁਖੁਨਪਾਵਹਿਅੰਤਿਗਏਪਛੁਤਾਇ॥ਗੁਰਪਰਸਾਦੀ
ਕੋਨਾਮੁਧਿਆਏਤਿਸੁਹਉਮੈਵਿਚਹੁਜਾਇ॥ਨਾਨਕਜਿਸੁਪੂਰਬਿਹੋਵੈਲਿਖਿਆਸੋ
ਗੁਰਚਰਣੀਆਇਪਾਇ॥੧॥ਮਃ੩॥ਮਨਮੁਖੁਊਧਾਕਉਲੁਹੈਨਾਤਿਸੁਭਗਤਿਨਨਾ
ਉ॥ਸਕਤੀਅੰਦਰਿਵਰਤਦਾਕੂੜੁਤਿਸਕਾਹੈਉਪਾਉ॥ਤਿਸਕਾਅੰਦਰੁਚਿਤੁਨਭਿਜ

ਮੁਖਿਫਿਕਾਆਲਾਉ॥ਓਇਧਰਮਿਰਲਾਏਨਾਰਲਨਿਓਨਾਅੰਦਰਿਕੂੜੁਸੁਆਉ॥ਨਾਨਕ
ਕਰਤੈਬਣਤਬਣਾਈਮਨਮੁਖਕੂੜੁਬੋਲਿਬੋਲਿਡੁਬੇਗੁਰਮੁਖਿਤਰੇਜਪਿਹਰਿਨਾਉ
॥੨॥ਪਉੜੀ॥ ॥ਬਿਨੁਬੂਝੇਵਡਾਫੇਰੁਪਇਆਫਿਰਿਆਵੈਜਾਈ॥ਸਤਿਗੁਰ
ਕੀਸੇਵਾਨਕੀਤੀਆਅੰਤਿਗਇਆਪਛੁਤਾਈ॥ਆਪਣੀਕਿਰਪਾਕਰੇਗੁਰੁਪਾਈਐ
ਵਿਚਹੁਆਪੁਗਵਾਈ॥ਤ੍ਰਿਸਨਾਭੁਖਵਿਚਹੁਉਤਰੈਸੁਖੁਵਸੈਮਨਿਆਈ॥ਸਦਾ
ਸਦਾਸਾਲਾਹੀਐਹਿਰਦੈਲਿਵਲਾਈ॥੮॥ਸਲੋਕੁਮਃ੩॥ ॥ਜਿਸਤਿਗੁਰੁ
ਸੇਵੇਆਪਣਾਤਿਸਨੋਪੂਜੇਸਭੁਕੋਇ॥ਸਭਨਾਉਪਾਵਾਸਿਰਿਉਪਾਉਹੈਹਰਿਨਾਮੁਪ
ਰਾਪਤਿਹੋਇ॥ਅੰਦਰਿਸੀਤਲਸਾਂਤਿਵਸੈਹਿਰਦੈਸਦਾਸੁਖੁਹੋਇ॥ਅੰਮ੍ਰਿਤੁਖਾ
ਣਾਅੰਮ੍ਰਿਤੁਪੈਨਣਾਨਾਨਕਨਾਮੁਵਡਾਈਹੋਇ॥੧॥ਮਃ੩॥ਏਮਨਗੁਰਕੀਸਿਖ
ਸੁਣਿਹਰਿਪਾਵਹਿਗੁਣੀਨਿਧਾਨੁ॥ਹਰਿਸੁਖਦਾਤਾਮਨਿਵਸੈਹਉਮੈਜਾਇਗੁਮਾਨੁ
॥ਨਾਨਕਨਦਰੀਪਾਈਐਤਾਅਨਦਿਨੁਲਾਗੈਧਿਆਨੁ॥੨॥ਪਉੜੀ॥ ॥ਸਤੁ
ਸੰਤੋਖੁਸਭੁਸਚੁਹੈਗੁਰਮੁਖਿਪਵਿਤਾ॥ਅੰਦਰਹੁਕਪਟੁਵਿਕਾਰੁਗਇਆਮਨੁਸਹ
ਜੇਜਿਤਾ॥ਤਹਜੋਤਿਪ੍ਰਗਾਸੁਅਨੰਦਰਸੁਅਗਿਆਨੁਗਵਿਤਾ॥ਅਨਦਿਨੁਹਰਿਕੇ
ਗੁਣਰਵੈਗੁਣਪਰਗਟੁਕਿਤਾ॥ਸਭਨਾਦਾਤਾਏਕੁਹੈਇਕੋਹਰਿਮਿਤਾ॥੯॥ਸਲੋਕੁ
ਮਃ੩॥ਬ੍ਰਹਮੁਬਿੰਦੇਸੋਬ੍ਰਾਹਮਣੁਕਹੀਐਜਿਅਨਦਿਨੁਹਰਿਲਿਵਲਾਏ॥
ਸਤਿਗੁਰਪੁਛੈਸਚੁਸੰਜਮੁਕਮਾਵੈਹਉਮੈਰੋਗੁਤਿਸੁਜਾਏ॥ਹਰਿਗੁਣਗਾਵੈਗੁਣ
ਸੰਗ੍ਰਹੈਜੋਤੀਜੋਤਿਮਿਲਾਏ॥ਇਸੁਜੁਗਮਹਿਕੋਵਿਰਲਾਬ੍ਰਹਮਗਿਆਨੀਜਿਹਉ
ਮੈਮੇਟਿਸਮਾਏ॥ਨਾਨਕਤਿਸਨੋਮਿਲਿਆਸਦਾਸੁਖੁਪਾਈਐਜਿਅਨਦਿਨੁਹ
ਰਿਨਾਮੁਧਿਆਏ॥੧॥ਮਃ੩॥ਅੰਤਰਿਕਪਟੁਮਨਮੁਖਅਗਿਆਨੀਰਸਨਾ
ਝੂਠੁਬੋਲਾਇ॥ਕਪਟਿਕੀਤੈਹਰਿਪੁਰਖੁਨਭੀਜੈਨਿਤਵੇਖੈਸੁਣੈਸੁਭਾਇ॥ਦੂਜੈ
ਭਾਇਜਾਇਜਗੁਪਰਬੋਧੈਬਿਖੁਮਾਇਆਮੋਹਸੁਆਇ॥ਇਤੁਕਮਾਣੈਸਦਾ
ਦੁਖੁਪਾਵੈਜੰਮੈਮਰੈਫਿਰਿਆਵੈਜਾਇ॥ਸਹਸਾਮੂਲਿਨਚੁਕਈਵਿਚਿਵਿਸਟਾ
ਪਚੈਪਚਾਇ॥ਜਿਸਨੋਕ੍ਰਿਪਾਕਰੇਮੇਰਾਸੁਆਮੀਤਿਸੁਗੁਰਕੀਸਿਖਸੁਣਾਇ॥

ਹਰਿ ਨਾਮੁ ਧਿਆਵੈ ਹਰਿ ਨਾਮੋ ਗਾਵੈ ਹਰਿ ਨਾਮੋ ਅੰਤਿ ਛਡਾਇਗਾ ॥੨॥ ਪਉੜੀ ॥
ਜਿਨਾ ਹੁਕਮੁ ਮਨਾਇਓਨੁ ਤੇ ਪੂਰੇ ਸੰਸਾਰਿ ॥ ਸਾਹਿਬੁ ਸੇਵਨ੍ਹਿ ਆਪਣਾ ਪੂਰੈ ਸਬਦਿ ਵੀਚ
ਾਰਿ ॥ ਹਰਿ ਕੀ ਸੇਵਾ ਚਾਕਰੀ ਸਚੈ ਸਬਦਿ ਪਿਆਰਿ ॥ ਹਰਿ ਕਾ ਮਹਲੁ ਤਿਨੀ ਪਾਇਆ ਜਿ
ਨ ਹਉਮੈ ਵਿਚਹੁ ਮਾਰਿ ॥ ਨਾਨਕ ਗੁਰਮੁਖਿ ਮਿਲਿ ਰਹੇ ਜਪਿ ਹਰਿ ਨਾਮਾ ਉਰਧਾਰਿ ॥੧੦॥
ਸਲੋਕੁ ਮਃ ੩ ॥ ਗੁਰਮੁਖਿ ਧਿਆਨ ਸਹਜ ਧੁਨਿ ਉਪਜੈ ਸਚਿ ਨਾਮਿ ਚਿਤੁ ਲਾਇ
ਆ ॥ ਗੁਰਮੁਖਿ ਅਨਦਿਨੁ ਰਹੈ ਰੰਗਿ ਰਾਤਾ ਹਰਿ ਕਾ ਨਾਮੁ ਮਨਿ ਭਾਇਆ ॥ ਗੁਰਮੁਖਿ ਹਰਿ
ਵੇਖਹਿ ਗੁਰਮੁਖਿ ਹਰਿ ਬੋਲਹਿ ਗੁਰਮੁਖਿ ਹਰਿ ਸਹਜਿ ਰੰਗੁ ਲਾਇਆ ॥ ਨਾਨਕ ਗੁਰਮੁ
ਖਿ ਗਿਆਨੁ ਪਰਾਪਤਿ ਹੋਵੈ ਤਿਮਰ ਅਗਿਆਨੁ ਅਧੇਰੁ ਚੁਕਾਇਆ ॥ ਜਿਸ ਨੋ ਕਰਮੁ ਹੋਵੈ
ਧੁਰਿ ਪੂਰਾ ਤਿਨਿ ਗੁਰਮੁਖਿ ਹਰਿ ਨਾਮੁ ਧਿਆਇਆ ॥੧॥ ਮਃ ੩ ॥ ਸਤਿਗੁਰੁ ਜਿਨਾ ਨ ਸੇ
ਵਿਓ ਸਬਦਿ ਨ ਲਗੋ ਪਿਆਰੁ ॥ ਸਹਜੇ ਨਾਮੁ ਨ ਧਿਆਇਆ ਕਿਤੁ ਆਇਆ ਸੰਸਾਰਿ ॥
ਫਿਰਿ ਫਿਰਿ ਜੂਨੀ ਪਾਈਐ ਵਿਸਟਾ ਸਦਾ ਖੁਆਰੁ ॥ ਕੂੜੈ ਲਾਲਚਿ ਲਗਿਆ ਨਾ ਉ
ਰਵਾਰੁ ਨ ਪਾਰੁ ॥ ਨਾਨਕ ਗੁਰਮੁਖਿ ਉਬਰੇ ਜਿ ਆਪਿ ਮੇਲੇ ਕਰਤਾਰਿ ॥੨॥ ਪਉੜੀ ॥
ਭਗਤ ਸਚੈ ਦਰਿ ਸੋਹਦੇ ਸਚੈ ਸਬਦਿ ਰਹਾਏ ॥ ਹਰਿ ਕੀ ਪ੍ਰੀਤਿ ਤਿਨ ਊਪਜੀ ਹਰਿ ਪ੍ਰੇਮ
ਕਸਾਏ ॥ ਹਰਿ ਰੰਗਿ ਰਹਹਿ ਸਦਾ ਰੰਗਿ ਰਾਤੇ ਰਸਨਾ ਹਰਿ ਰਸੁ ਪਿਆਏ ॥ ਸਫਲੁ ਜਨਮੁ
ਜਿਨੀ ਗੁਰਮੁਖਿ ਜਾਤਾ ਹਰਿ ਜੀਉ ਰਿਦੈ ਵਸਾਏ ॥ ਬਾਝੁ ਗੁਰੂ ਫਿਰੈ ਬਿਲਲਾਦੀ ਦੂ
ਜੈ ਭਾਇ ਖੁਆਏ ॥੧੧॥ ਸਲੋਕੁ ਮਃ ੩ ॥ ਕਲਿਜੁਗ ਮਹਿ ਨਾਮੁ ਨਿਧਾਨੁ ਭਗ
ਤੀ ਖਟਿਆ ਹਰਿ ਉਤਮ ਪਦੁ ਪਾਇਆ ॥ ਸਤਿਗੁਰ ਸੇਵਿ ਹਰਿ ਨਾਮੁ ਮਨਿ ਵਸਾਇਆ ਅ
ਨਦਿਨੁ ਨਾਮੁ ਧਿਆਇਆ ॥ ਵਿਚੇ ਗ੍ਰਿਹ ਗੁਰ ਬਚਨਿ ਉਦਾਸੀ ਹਉਮੈ ਮੋਹੁ ਜਲਾਇਆ
॥ ਆਪਿ ਤਰਿਆ ਕੁਲ ਜਗਤੁ ਤਰਾਇਆ ਧੰਨੁ ਜਣੇਦੀ ਮਾਇਆ ॥ ਐਸਾ ਸਤਿਗੁਰੁ
ਸੋਈ ਪਾਏ ਜਿਸੁ ਧੁਰਿ ਮਸਤਕਿ ਹਰਿ ਲਿਖਿ ਪਾਇਆ ॥ ਜਨ ਨਾਨਕ ਬਲਿਹਾਰੀ ਗੁਰ
ਆਪਣੇ ਵਿਟਹੁ ਜਿਨਿ ਭ੍ਰਮਿ ਭੁਲਾ ਮਾਰਗਿ ਪਾਇਆ ॥੧॥ ਮਃ ੩ ॥ ਤ੍ਰੈਗੁਣ ਮਾਇ
ਆ ਵੇਖਿ ਭੁਲੇ ਜਿਉ ਦੇਖਿ ਦੀਪਕਿ ਪਤੰਗ ਪਚਾਇਆ ॥ ਪੰਡਿਤ ਭੁਲਿ ਭੁਲਿ
ਇਆ ਵੇਖਹਿ ਦਿਖਾ ਕਿਨੈ ਕਿਹੁ ਆਣਿ ਚੜਾਇਆ ॥ ਦੂਜੈ ਭਾਇ ਪੜਹਿ ਨਿਤ ਬਿ

ਖਿਆ ਨਾਵਹੁ ਦਯਿ ਖੁਆਇਆ ॥ ਜੋਗੀ ਜੰਗਮ ਸੰਨਿਆਸੀ ਭੁਲੇ ਓਨ੍ਹਾ ਅਹੰਕਾਰੁ ਬਹੁ
ਗਰਬੁ ਵਧਾਇਆ ॥ ਛਾਦਨੁ ਭੋਜਨੁ ਨ ਲੈਹੀ ਸਤ ਭਿਖਿਆ ਮਨਹਠਿ ਜਨਮੁ ਗਵਾਇਆ
॥ ਏਤੜਿਆ ਵਿਚਹੁ ਸੋ ਜਨੁ ਸਮਧਾ ਜਿਨਿ ਗੁਰਮੁਖਿ ਨਾਮੁ ਧਿਆਇਆ ॥ ਜਨ ਨਾਨਕ
ਕਿਸ ਨੋ ਆਖਿ ਸੁਣਾਈਐ ਜਾ ਕਰਦੇ ਸਭਿ ਕਰਾਇਆ ॥੨॥ ਪਉੜੀ ॥ ਮਾਇ
ਆ ਮੋਹੁ ਪਰੇਤੁ ਹੈ ਕਾਮੁ ਕ੍ਰੋਧੁ ਅਹੰਕਾਰਾ ॥ ਇਹ ਜਮ ਕੀ ਸਿਰਕਾਰ ਹੈ ਏਨ੍ਹਾ ਉਪਰਿ ਜਮ ਕ
ਡੰਡੁ ਕਰਾਰਾ ॥ ਮਨਮੁਖ ਜਮ ਮਗਿ ਪਾਈਅਨ੍ਹਿ ਜਿਨ੍ਹ ਦੂਜਾ ਭਾਉ ਪਿਆਰਾ ॥ ਜਮ ਪੁਰਿ ਬ
ਧੇ ਮਾਰੀਅਨਿ ਕੋ ਸੁਣੈ ਨ ਪੂਕਾਰਾ ॥ ਜਿਸ ਨੋ ਕ੍ਰਿਪਾ ਕਰੇ ਤਿਸੁ ਗੁਰੁ ਮਿਲੈ ਗੁਰਮੁਖਿ ਨਿਸ
ਤਾਰਾ ॥੧੨॥ ਸਲੋਕੁ ਮਃ ੩ ॥ ਹਉਮੈ ਮਮਤਾ ਮੋਹਣੀ ਮਨਮੁਖਾ ਨੋ ਗਈ ਖਾਇ ॥
ਜੋ ਮੋਹਿ ਦੂਜੈ ਚਿਤੁ ਲਾਇਦੇ ਤਿਨਾ ਵਿਆਪਿ ਰਹੀ ਲਪਟਾਇ ॥ ਗੁਰ ਕੈ ਸਬਦਿ ਪਰਜ
ਲੀਐ ਤਾ ਏਹ ਵਿਚਹੁ ਜਾਇ ॥ ਤਨੁ ਮਨੁ ਹੋਵੈ ਉਜਲਾ ਨਾਮੁ ਵਸੈ ਮਨਿ ਆਇ ॥ ਨਾਨ
ਕ ਮਾਇਆ ਕਾ ਮਾਰਣੁ ਹਰਿ ਨਾਮੁ ਹੈ ਗੁਰਮੁਖਿ ਪਾਇਆ ਜਾਇ ॥੧॥ ਮਃ ੩ ॥ ਇਹੁ
ਮਨੁ ਕੇਤੜਿਆ ਜੁਗ ਭਰਮਿਆ ਥਿਰੁ ਰਹੈ ਨ ਆਵੈ ਜਾਇ ॥ ਹਰਿ ਭਾਣਾ ਤਾ ਭਰਮਾਇ
ਅਨੁ ਕਰਿ ਪਰਪੰਚੁ ਖੇਲੁ ਉਪਾਇ ॥ ਜਾ ਹਰਿ ਬਖਸੇ ਤਾ ਗੁਰ ਮਿਲੈ ਅਸਥਿਰੁ ਰਹੈ ਸਮਾਇ
॥ ਨਾਨਕ ਮਨ ਹੀ ਤੇ ਮਨੁ ਮਾਨਿਆ ਨਾ ਕਿਛੁ ਮਰੈ ਨ ਜਾਇ ॥੨॥ ਪਉੜੀ ॥ ਕਾਇ
ਆ ਕੋਟੁ ਅਪਾਰੁ ਹੈ ਮਿਲਣਾ ਸੰਜੋਗੀ ॥ ਕਾਇਆ ਅੰਦਰਿ ਆਪਿ ਵਸਿ ਰਹਿਆ ਆ
ਪੇ ਰਸ ਭੋਗੀ ॥ ਆਪਿ ਅਤੀਤੁ ਅਲਿਪਤੁ ਹੈ ਨਿਰਜੋਗੁ ਹਰਿ ਜੋਗੀ ॥ ਜੋ ਤਿਸੁ ਭਾਵੈ ਸੋ
ਕਰੇ ਹਰਿ ਕਰੇ ਸੁ ਹੋਗੀ ॥ ਹਰਿ ਗੁਰਮੁਖਿ ਨਾਮੁ ਧਿਆਈਐ ਲਹਿ ਜਾਹਿ ਵਿਜੋਗੀ ॥੧
੩॥ ਸਲੋਕੁ ਮਃ ੩ ॥ ਵਾਹੁ ਵਾਹੁ ਆਪਿ ਅਖਾਇਦਾ ਗੁਰ ਸਬਦੀ ਸਚੁ ਸੋਇ ॥ ਵਾ
ਹੁ ਵਾਹੁ ਸਿਫਤਿ ਸਲਾਹ ਹੈ ਗੁਰਮੁਖਿ ਬੂਝੈ ਕੋਇ ॥ ਵਾਹੁ ਵਾਹੁ ਬਾਣੀ ਸਚੁ ਹੈ ਸਚਿ
ਮਿਲਾਵਾ ਹੋਇ ॥ ਨਾਨਕ ਵਾਹੁ ਵਾਹੁ ਕਰਤਿਆ ਪ੍ਰਭੁ ਪਾਇਆ ਕਰਮਿ ਪਰਾਪਤਿ ਹੋਇ
॥੧॥ ਮਃ ੩ ॥ ਵਾਹੁ ਵਾਹੁ ਕਰਤੀ ਰਸਨਾ ਸਬਦਿ ਸੁਹਾਈ ॥ ਪੂਰੈ ਸਬਦਿ ਪ੍ਰਭੁ ਮਿਲਿ
ਆਈ ॥ ਵਡਭਾਗੀਆ ਵਾਹੁ ਵਾਹੁ ਮੁਹਹੁ ਕਢਾਈ ॥ ਵਾਹੁ ਵਾਹੁ ਕਰਹਿ ਸੇਈ ਜਨ
ਸੋਹਣੇ ਤਿਨ੍ਹ ਕਉ ਪਰਜਾ ਪੂਜਣ ਆਈ ॥ ਵਾਹੁ ਵਾਹੁ ਕਰਮਿ ਪਰਾਪਤਿ ਹੋਵੈ ਨਾਨਕ ਦ

ਰਿਸਦੈਸੋਭਾਪਾਈ॥੨॥ਪਉੜੀ॥ ॥ਬਜਰਕਪਾਟਕਾਇਆਗੜ੍ਹਭੀਤਰਿਕੂ
ੜੁਕੁਸਤੁਅਭਿਮਾਨੀ॥ਭਰਮਿਭੂਲੇਨਦਰਿਨਆਵਨੀਮਨਮੁਖਅੰਧਅਗਿਆਨੀ
॥ਉਪਾਇਕਿਤੈਨਲਭਨੀਕਰਿਭੇਖਥਕੇਭੇਖਵਾਨੀ॥ਗੁਰਸਬਦੀਖੋਲਾਈਅਨ੍ਹਿ
ਹਰਿਨਾਮੁਜਪਾਨੀ॥ਹਰਿਜੀਉਅੰਮ੍ਰਿਤਬਿਰਖੁਹੈਜਿਨਪੀਆਤੇਤ੍ਰਿਪਤਾਨੀ॥੧੪॥
ਸਲੋਕੁਮਃ੩ ॥ਵਾਹੁਵਾਹੁਕਰਤਿਆਰੈਣਿਸੁਖਿਵਿਹਾਇ॥ਵਾਹੁਵਾਹੁਕਰ
ਤਿਆਸਦਾਅਨੰਦੁਹੋਵੈਮੇਰੀਮਾਇ॥ਵਾਹੁਵਾਹੁਕਰਤਿਆਹਰਿਸਿਉਲਿਵਲਾਇ
॥ਵਾਹੁਵਾਹੁਕਰਮੀਬੋਲੈਬੋਲਾਇ॥ਵਾਹੁਵਾਹੁਕਰਤਿਆਸੋਭਾਪਾਇ॥ਨਾਨਕਵਾ
ਹੁਵਾਹੁਸਤਿਰਜਾਇ॥੧॥ਮਃ੩ ॥ਵਾਹੁਵਾਹੁਬਾਣੀਸਚੁਹੈਗੁਰਮੁਖਿਲਧੀਭਾਲਿ
॥ਵਾਹੁਵਾਹੁਸਬਦੇਉਚਰੈਵਾਹੁਵਾਹੁਹਿਰਦੈਨਾਲਿ॥ਵਾਹੁਵਾਹੁਕਰਤਿਆਹਰਿਪਾ
ਇਆਸਹਜੇਗੁਰਮੁਖਿਭਾਲਿ॥ਸੇਵਡਭਾਗੀਨਾਨਕਾਹਰਿਹਰਿਰਿਦੈਸਮਾਲਿ॥੨॥
ਪਉੜੀ॥ ॥ਏਮਨਾਅਤਿਲੋਭੀਆਨਿਤਲੋਭੇਰਾਤਾ॥ਮਾਇਆਮਨਸਾਮੋਹਣੀ
ਦਹਦਿਸਫਿਰਾਤਾ॥ਅਗੈਨਾਉਜਾਤਿਨਜਾਇਸੀਮਨਮੁਖਿਦੁਖੁਖਾਤਾ॥ਰਸਨਾਹ
ਰਿਸੁਨਚਖਿਓਫੀਕਾਬੋਲਾਤਾ॥ਜਿਨਾਗੁਰਮੁਖਿਅੰਮ੍ਰਿਤੁਚਾਖਿਆਸੇਜਨਤ੍ਰਿਪਤ
ਤਾ॥੧੫॥ਸਲੋਕੁਮਃ੩ ॥ਵਾਹੁਵਾਹੁਤਿਸਨੋਆਖੀਐਜਿਸਚਾਗਹਿਰਗੰਭੀ
ਰੁ॥ਵਾਹੁਵਾਹੁਤਿਸਨੋਆਖੀਐਜਿਗੁਣਦਾਤਾਮਤਿਧੀਰੁ॥ਵਾਹੁਵਾਹੁਤਿਸਨੋਆਖੀ
ਐਜਿਸਭਮਹਿਰਹਿਆਸਮਾਇ॥ਵਾਹੁਵਾਹੁਤਿਸਨੋਆਖੀਐਜਿਦੇਦਾਰਿਜਕੁਸਬਾਹਿ
॥ਨਾਨਕਵਾਹੁਵਾਹੁਇਕੋਕਰਿਸਾਲਾਹੀਐਜਿਸਤਿਗੁਰਦੀਆਦਿਖਾਇ॥੧॥ਮਃ੩
॥ਵਾਹੁਵਾਹੁਗੁਰਮੁਖਸਦਾਕਰਹਿਮਨਮੁਖਮਰਹਿਬਿਖੁਖਾਇ॥ਓਨਾਵਾਹੁਵਾਹੁਨਭਾਵ
ਈਦੁਖੇਦੁਖਿਵਿਹਾਇ॥ਗੁਰਮੁਖਿਅੰਮ੍ਰਿਤੁਪੀਵਣਾਵਾਹੁਵਾਹੁਕਰਹਿਲਿਵਲਾਇ
॥ਨਾਨਕਵਾਹੁਵਾਹੁਕਰਹਿਸੇਜਨਨਿਰਮਲੇਤ੍ਰਿਭਵਣਸੋਝੀਪਾਇ॥੨॥ਪਉੜੀ॥
ਹਰਿਕੈਭਾਣੈਗੁਰੁਮਿਲੈਸੇਵਾਭਗਤਿਬਨੀਜੈ॥ਹਰਿਕੈਭਾਣੈਹਰਿਮਨਿਵਸੈਸ
ਹਜੇਰਸੁਪੀਜੈ॥ਹਰਿਕੈਭਾਣੈਸੁਖੁਪਾਈਐਹਰਿਲਾਹਾਨਿਤਲੀਜੈ॥ਹਰਿਕੈਤਖਤਿ
ਬਹਾਲੀਐਨਿਜਘਰਿਸਦਾਵਸੀਜੈ॥ਹਰਿਕਾਭਾਣਾਤਿਨੀਮੰਨਿਆਜਿਨਾਗੁਰੂ

ਮਿਲੀਜੈ॥੧੬॥ਸਲੋਕੁਮਃ੩ ॥ਵਾਹੁਵਾਹੁਸੇਜਨਸਦਾਕਰਹਿਜਿਨਕਉਆ
ਪੇਦੇਇਬੁਝਾਇ॥ਵਾਹੁਵਾਹੁਕਰਤਿਆਮਨੁਨਿਰਮਲੁਹੋਵੈਹਉਮੈਵਿਚਹੁਜਾਇ॥
ਵਾਹੁਵਾਹੁਗੁਰਸਿਖੁਜੋਨਿਤਕਰੇਸੋਮਨਚਿੰਦਿਆਫਲੁਪਾਇ॥ਵਾਹੁਵਾਹੁਕਰਹਿ
ਸੇਜਨਸੋਹਣੇਹਰਿਤਿਨਕੈਸੰਗਿਮਿਲਾਇ॥ਵਾਹੁਵਾਹੁਹਿਰਦੈਉਚਰਾਮੁਖਹੁਭੀਵਾਹੁਵਾ
ਹੁਕਰੇਉ॥ਨਾਨਕਵਾਹੁਵਾਹੁਜੋਕਰਹਿਹਉਤਨੁਮਨੁਤਿਨਕਉਦੇਉ॥੧॥ਮਃ੩ ॥
ਵਾਹੁਵਾਹੁਸਾਹਿਬੁਸਚੁਹੈਅੰਮ੍ਰਿਤੁਜਾਕਾਨਾਉ॥ਜਿਨਿਸੇਵਿਆਤਿਨਿਫਲੁਪਾਇ
ਆਹਉਤਿਨਬਲਿਹਾਰੈਜਾਉ॥ਵਾਹੁਵਾਹੁਗੁਣੀਨਿਧਾਨੁਹੈਜਿਸਨੋਦੇਇਸੁਖਾਇ
॥ਵਾਹੁਵਾਹੁਜਲਿਥਲਿਭਰਪੂਰੁਹੈਗੁਰਮੁਖਿਪਾਇਆਜਾਇ॥ਵਾਹੁਵਾਹੁਗੁਰਸਿ
ਖਨਿਤਸਭਕਰਹੁਗੁਰਪੂਰੇਵਾਹੁਵਾਹੁਭਾਵੈ॥ਨਾਨਕਵਾਹੁਵਾਹੁਜੋਮਨਿਚਿਤਿਕਰੇ
ਤਿਸੁਜਮਕੰਕਰੁਨੇੜਿਨਆਵੈ॥੨॥ਪਉੜੀ॥ ॥ਹਰਿਜੀਉਸਚਾਸਚੁਹੈਸਚੀ
ਗੁਰਬਾਣੀ॥ਸਤਿਗੁਰਤੇਸਚੁਪਛਾਣੀਐਸਚਿਸਹਜਿਸਮਾਣੀ॥ਅਨਦਿਨੁਜਾ
ਗਹਿਨਾਸਵਹਿਜਾਗਤਰੈਣਿਵਿਹਾਣੀ॥ਗੁਰਮਤੀਹਰਿਰਸੁਚਾਖਿਆਸੇਪੁੰਨਪਰਾ
ਣੀ॥ਬਿਨੁਗੁਰਕਿਨੈਨਪਾਇਓਪਚਿਮੁਏਅਜਾਣੀ॥੧੭॥ਸਲੋਕੁਮਃ੩ ॥
ਵਾਹੁਵਾਹੁਬਾਣੀਨਿਰੰਕਾਰਹੈਤਿਸੁਜੇਵਡੁਅਵਰੁਨਕੋਇ॥ਵਾਹੁਵਾਹੁਅਗਮਅ
ਥਾਹੁਹੈਵਾਹੁਵਾਹੁਸਚਾਸੋਇ॥ਵਾਹੁਵਾਹੁਵੇਪਰਵਾਹੁਹੈਵਾਹੁਵਾਹੁਕਰੇਸੁਹੋਇ॥
ਵਾਹੁਵਾਹੁਅੰਮ੍ਰਿਤਨਾਮੁਹੈਗੁਰਮੁਖਿਪਾਵੈਕੋਇ॥ਵਾਹੁਵਾਹੁਕਰਮੀਪਾਈਐਆ
ਪਿਦਇਆਕਰਿਦੇਇ॥ਨਾਨਕਵਾਹੁਵਾਹੁਗੁਰਮੁਖਿਪਾਈਐਅਨਦਿਨੁਨਾਮੁਲਏ
ਇ॥੧॥ਮਃ੩ ॥ਬਿਨੁਸਤਿਗੁਰਸੇਵੇਸਾਂਤਿਨਆਵਈਦੂਜੀਨਾਹੀਜਾਇ॥ਜੇਬ
ਹੁਤੇਰਾਲੋਚੀਐਵਿਣੁਕਰਮੈਨਪਾਇਆਜਾਇ॥ਜਿਨਾਅੰਤਰਿਲੋਭਵਿਕਾਰਹੈ
ਦੂਜੈਭਾਇਖੁਆਇ॥ਜੰਮਣੁਮਰਣੁਨਚੁਕਈਹਉਮੈਵਿਚਿਦੁਖੁਪਾਇ॥ਜਿਨ੍ਹਾਸ
ਤਿਗੁਰਸਿਉਚਿਤੁਲਾਇਆਸੁਖਾਲੀਕੋਈਨਾਹਿ॥ਤਿਨਜਮਕੀਤਲਬਨਹੋਵ
ਈਨਾਓਇਦੁਖਸਹਾਹਿ॥ਨਾਨਕਗੁਰਮੁਖਿਉਬਰੇਸਚੈਸਬਦਿਸਮਾਹਿ॥੨॥
ਪਉੜੀ॥ ॥ਢਾਢੀਤਿਸਨੋਆਖੀਐਜਿਖਸਮੈਧਰੇਪਿਆਰੁ॥ਦਰਿਖੜਾਸੇ

ਵਾਕਰੇਗੁਰਸਬਦੀਵੀਚਾਰੁ॥ਢਾਢੀਦਰੁਘਰੁਪਾਇਸੀਸਚੁਰਖੈਉਰਧਾਰਿ॥ਢਾਢੀ
ਕਾਮਹਲੁਅਗਲਾਹਰਿਕੈਨਾਇਪਿਆਰਿ॥ਢਾਢੀਕੀਸੇਵਾਚਾਕਰੀਹਰਿਜਪਿਹਰਿ
ਨਿਸਤਾਰਿ॥੧੮॥ਸਲੋਕੁਮਃ੩ ॥ਗੂਜਰੀਜਾਤਿਗਵਾਰਿਜਾਸਹੁਪਾਏਆ
ਪਣਾ॥ਗੁਰਕੈਸਬਦਿਵੀਚਾਰਿਆਅਨਦਿਨੁਹਰਿਜਪੁਜਾਪਣਾ॥ਜਿਸੁਸਤਿਗੁਰੁ
ਮਿਲੈਤਿਸੁਭਉਪਵੈਸਾਕੁਲਵੰਤੀਨਾਰਿ॥ਸਾਹੁਕਮੁਪਛਾਣੈ
ਕੰਤਕਾ॥ਜਿਸਨੋਕ੍ਰਿਪਾਕੀਤੀਕਰਤਾਰਿ॥ਓਹਕੁਚਜੀਕੁਲਖਣੀਪਰਹਰਿਛੋਡੀਭਤਾ
ਰਿ॥ਭੈਪਾਇਐਮਲੁਕਟੀਐਨਿਰਮਲਹੋਵੈਸਰੀਰੁ॥ਅੰਤਰਿਪਰਗਾਸੁਮਤਿਊਤ
ਮਹੋਵੈਹਰਿਜਪਿਗੁਣੀਗਹੀਰੁ॥ਭੈਵਿਚਿਬੈਸੈਭੈਰਹੈਭੈਵਿਚਿਕਮਾਵੈਕਾਰ॥ਐ
ਥੈਸੁਖੁਵਡਿਆਈਆਦਰਗਹਮੋਖਦੁਆਰ॥ਭੈਤੇਨਿਰਭਉਪਾਈਐਮਿਲਿਜੋ
ਤੀਜੋਤਿਅਪਾਰ॥ਨਾਨਕਖਸਮੈਭਾਵੈਸਾਭਲੀਜਿਸਨੋਆਪੇਬਖਸੇਕਰਤਾਰੁ
॥੧॥ਮਃ੩ ॥ਸਦਾਸਦਾਸਾਲਾਹੀਐਸਚੇਕਉਬਲਿਜਾਉ॥ਨਾਨਕਏਕੁਛੋਡਿ
ਦੂਜੈਲਗੈਸਾਜਿਹਵਾਜਲਿਜਾਉ॥੨॥ਪਉੜੀ॥ ॥ਅੰਸਾਅਉਤਾਰੁਉਪ
ਾਇਓਨੁਭਾਉਦੂਜਾਕੀਆ॥ਜਿਉਰਾਜੇਰਾਜੁਕਮਾਵਦੇਦੁਖੁਸੁਖੁਭਿੜੀਆ॥ਈ
ਸਰੁਬ੍ਰਹਮਾਸੇਵਦੇਅੰਤੁਤਿਨੀਨਲਹੀਆ॥ਨਿਰਭਉਨਿਰੰਕਾਰੁਅਲਖੁਹੈਗੁਰ
ਮੁਖਿਪ੍ਰਗਟੀਆ॥ਤਿਥੈਸੋਗੁਵਿਜੋਗੁਨਵਿਆਪਈਅਸਥਿਰੁਜਗਿਥੀਆ॥
੧੯॥ਸਲੋਕੁਮਃ੩ ॥ਏਹੁਸਭੁਕਿਛੁਆਵਣਜਾਣੁਹੈਜੇਤਾਹੈਆਕਾਰੁ॥
ਜਿਨਿਏਹੁਲੇਖਾਲਿਖਿਆਸੋਹੋਆਪਰਵਾਣੁ॥ਨਾਨਕਜੇਕੋਆਪੁਗਣਾਇਦਾ
ਸੋਮੂਰਖੁਗਾਵਾਰੁ॥੧॥ਮਃ੩ ॥ਮਨੁਕੁੰਚਰੁਪੀਲਕੁਗੁਰੂਗਿਆਨੁਕੁੰਡਾਜਹਖਿੰ
ਚੇਤਹਜਾਇ॥ਨਾਨਕਹਸਤੀਕੁੰਡੇਬਾਹਰਾਫਿਰਿਫਿਰਿਉਝੜਿਪਾਇ॥੨॥ਪ
ਉੜੀ॥ ॥ਤਿਸੁਅਗੈਅਰਦਾਸਿਜਿਨਿਉਪਾਇਆ॥ਸਤਿਗੁਰੁਅਪਣਾ
ਸੇਵਿਸਭਫਲਪਾਇਆ॥ਅੰਮ੍ਰਿਤਹਰਿਕਾਨਾਉਸਦਾਧਿਆਇਆ॥ਸੰਤਜ
ਨਾਕੈਸੰਗਿਦੁਖੁਮਿਟਾਇਆ॥ਨਾਨਕਭਏਅਚਿੰਤੁਹਰਿਧਨੁਨਿਹਚਲਾਇਆ
॥੨੦॥ ਸਲੋਕਮਃ੩ ॥ਖੇਤਿਮਿਆਲਾਉਚੀਆਘਰੁਉਚਾਨਿਰਣਉ

ਮਹਲਭਗਤੀਘਰਿਸਰੈਸਜਣਪਾਹੁਣਿਆਉ॥ਬਰਸਨਾਤਬਰਸੁਘਨਾਬਹੁ
ੜਿਬਰਸਹਿਕਾਹਿ॥ਨਾਨਕਤਿਨਬਲਿਹਾਰਣੈਜਿਨਗੁਰਮੁਖਿਪਾਇਆਮਨਮਾ
ਹਿ॥੧॥ਮਃ੩ ॥ਮਿਠਾਸੋਜੋਭਾਵਦਾਸਜਣੁਸੋਜਿਰਾਸਿ॥ਨਾਨਕਗੁਰਮੁਖਿ
ਜਾਣੀਐਜਾਕਉਆਪਿਕਰੇਪਰਗਾਸੁ॥੨॥ਪਉੜੀ॥ ॥ਪ੍ਰਭਪਾਸਿਜਨਕੀ
ਅਰਦਾਸਿਤੂਸਚਾਸਾਂਈ॥ਤੂਰਖਵਾਲਾਸਦਾਸਦਾਹਉਤੁਧੁਧਿਆਈ॥ਜੀਅ
ਜੰਤਸਭਿਤੇਰਿਆਤੂਰਹਿਆਸਮਾਈ॥ਜੋਦਾਸਤੇਰੇਕੀਨਿੰਦਾਕਰੇਤਿਸੁਮਾਰਿਪ
ਚਾਈ॥ਚਿੰਤਾਛਡਿਅਚਿੰਤੁਰਹੁਨਾਨਕਲਗਿਪਾਈ॥੨੧॥ਸਲੋਕਮਃ੩ ॥
ਆਸਾਕਰਤਾਜਗੁਮੁਆਆਸਾਮਰੈਨਜਾਇ॥ਨਾਨਕਆਸਾਪੂਰੀਆਸਚੇਸਿ
ਉਚਿਤੁਲਾਇ॥੧॥ਮਃ੩ ॥ਆਸਾਮਨਸਾਮਰਿਜਾਇਸੀਜਿਨਿਕੀਤੀਸੋ
ਲੈਜਾਇ॥ਨਾਨਕਨਿਹਚਲੁਕੋਨਹੀਬਾਝਹੁਹਰਿਕੈਨਾਇ॥੨॥ਪਉੜੀ॥
ਆਪੇਜਗਤੁਉਪਾਇਓਨੁਕਰਿਪੂਰਾਥਾਟੁ॥ਆਪੇਸਾਹੁਆਪੇਵਣਜਾਰਾਆ
ਪੇਹੀਹਰਿਹਾਟੁ॥ਆਪੇਸਾਗਰੁਆਪੇਬੋਹਿਥਾਆਪੇਹੀਖੇਵਾਟੁ॥ਆਪੇਗੁਰੁ
ਚੇਲਾਹੈਆਪੇਆਪੇਦਸੇਘਾਟੁ॥ਜਨਨਾਨਕਨਾਮੁਧਿਆਇਤੂਸਭਿਕਿਲ
ਵਿਖਕਾਟੁ॥੨੨॥੧॥ ਸੁਧੁ
ਰਾਗੁਗੂਜਰੀਵਾਰਮਹਲਾ੫ ੴਸਤਿਗੁਰਪ੍ਰਸਾਦਿ॥
ਸਲੋਕੁਮਃ੫ ॥ਅੰਤਰਿਗੁਰੁਆਰਾਧਣਾਜਿਹਵਾਜਪਿਗੁਰਨਾਉ॥ਨੇਤ੍ਰੀਸਤਿਗੁ
ਰੁਪੇਖਣਾਸ੍ਰਵਣੀਸੁਨਣਾਗੁਰਨਾਉ॥ਸਤਿਗੁਰਸੇਤੀਰਤਿਆਦਰਗਹਪਾਈਐਠਾਉ॥
ਕਹੁਨਾਨਕਕਿਰਪਾਕਰੇਜਿਸਨੋਏਹਵਥੁਦੇਇ॥ਜਗਮਹਿਉਤਮਕਾਢੀਅਹਿਵਿਰ
ਲੇਕੇਈਕੇਇ॥੧॥ਮਃ੫ ॥ਰਖੇਰਖਣਹਾਰਿਆਪਿਉਬਾਰਿਅਨੁ॥ਗੁਰਕੀਪੈਰੀ
ਪਾਇਕਾਜਸਵਾਰਿਅਨੁ॥ਹੋਆਆਪਿਦਇਆਲੁਮਨਹੁਨਵਿਸਾਰਿਅਨੁ॥ਸਾਧਜ
ਨਾਕੈਸੰਗਿਭਵਜਲੁਤਾਰਿਅਨੁ॥ਸਾਕਤਨਿੰਦਕਦੁਸਟਖਿਨਮਾਹਿਬਿਦਾਰਿਅਨੁ॥
ਤਿਸੁਸਾਹਿਬਕੀਟੇਕਨਾਨਕਮਨੈਮਾਹਿ॥ਜਿਸੁਸਿਮਰਤਸੁਖੁਹੋਇਸਗਲੇਦੂਖਜਾ
ਹਿ॥੨॥ਪਉੜੀ॥ ॥ਅਕੁਲਨਿਰੰਜਨਪੁਰਖੁਅਗਮੁਅਪਾਰੀਐ॥ਸਚੋਸਚਾ

ਸਚੁਸਚੁਨਿਹਾਰੀਐ॥ਕੂੜੁਨਜਾਪੈਕਿਛੁਤੇਰੀਧਾਰੀਐ॥ਸਭਸੈਦੇਦਾਤਾਰੁਜੇਤਉਪ
ਰੀਐ॥ਇਕਤੁਸੂਤਿਪਰੋਇਜੋਤਿਸੰਜਾਰੀਐ॥ਹੁਕਮੇਭਵਜਲਮੰਝਿਹੁਕਮੇਤਾਰੀਐ
॥ਪ੍ਰਭਜੀਉਤੁਧੁਧਿਆਏਸੋਇਜਿਸੁਭਾਗੁਮਥਾਰੀਐ॥ਤੇਰੀਗਤਿਮਿਤਿਲਖੀਨ
ਇਹਉਤੁਧੁਬਲਿਹਾਰੀਐ॥੧॥ਸਲੋਕੁਮਃ੫ ॥ਜਾਤੂੰਤੁਸਹਿਮਿਹਰਵਾਨਅ
ਚਿੰਤੁਵਸਹਿਮਨਮਾਹਿ॥ਜਾਤੂੰਤੁਸਹਿਮਿਹਰਵਾਨਨਉਨਿਧਿਘਰਮਹਿਪਾਇ॥ਜਾ
ਤੂੰਤੁਸਹਿਮਿਹਰਵਾਨਤਾਗੁਰਕਾਮੰਤ੍ਰੁਕਮਾਇ॥ਜਾਤੂੰਤੁਸਹਿਮਿਹਰਵਾਨਤਾਨਾਨਕਸ
ਚਿਸਮਾਇ॥੧॥ਮਃ੫ ॥ਕਿਤੀਬੈਹਨਿਬੈਹਣੇਮੁਚੁਵਜਾਇਨਿਵਜ॥ਨਾ
ਨਕਸਚੇਨਾਮਵਿਣੁਕਿਸੈਨਰਹੀਆਲਜ॥੨॥ਪਉੜੀ॥ ॥ਤੁਧੁਧਿਆਇਨਿਬੇ
ਦਕਤੇਬਾਸਣੁਖੜੇ॥ਗਣਤੀਗਣੀਨਜਾਇਤੇਰੈਦਰਿਪੜੇ॥ਬ੍ਰਹਮੇਤੁਧੁਧਿਆਇ
ਨਿਇੰਦ੍ਰਇੰਦ੍ਰਾਸਣਾ॥ਸੰਕਰਬਿਸਨਅਵਤਾਰਹਰਿਜਸੁਮੁਖਿਭਣਾ॥ਪੀਰਪਿਕਾਬ
ਰਸੇਖਮਸਾਇਕਅਉਲੀਏ॥ਓਤਿਪੋਤਿਨਿਰੰਕਾਰਘਟਿਘਟਿਮਉਲੀਏ॥ਕੂੜ
ਹੁਕਰੇਵਿਣਾਸੁਧਰਮੇਤਗੀਐ॥ਜਿਤੁਜਿਤੁਲਾਇਹਿਆਪਿਤਿਤੁਤਿਤੁਲਗੀਐ
॥੨॥ਸਲੋਕੁਮਃ੫ ॥ਚੰਗਿਆਈਆਲਕੁਕਰੇਬੁਰਿਆਈਹੋਇਸੇਰੁ॥ਨਾਨਕ
ਅਜੁਕਲਿਆਵਸੀਗਾਫਲਫਾਹੀਪੇਰੁ॥੧॥ਮਃ੫ ॥ਕਿਤੀਆਕੁਢੰਗਗੁਝਾਥੀ
ਐਨਹਿਤੁ॥ਨਾਨਕਤੈਸਹਿਢਕਿਆਮਨਮਹਿਸਚਾਮਿਤੁ॥੨॥ਪਉੜੀ॥
ਹਉਮਾਗਉਤੁਝੈਦਇਆਲਕਰਿਦਾਸਾਗੋਲਿਆ॥ਨਉਨਿਧਿਪਾਈਰਾਜੁਜੀਵਾਬੋ
ਲਿਆ॥ਅੰਮ੍ਰਿਤਨਾਮੁਨਿਧਾਨੁਦਾਸਾਘਰਿਘਣਾ॥ਤਿਨਕੈਸੰਗਿਨਿਹਾਲੁਸ੍ਰਵਣੀ
ਜਸੁਸੁਣਾ॥ਕਮਾਵਾਤਿਨਕੀਕਾਰਸਰੀਰੁਪਵਿਤੁਹੋਇ॥ਪਖਾਪਾਣੀਪੀਸਿਬਿਗਸ
ਪੈਰਧੋਇ॥ਆਪਹੁਕਛੂਨਹੋਇਪ੍ਰਭਨਦਰਿਨਿਹਾਲੀਐ॥ਮੋਹਿਨਿਰਗੁਣਦਿਚੈਥ
ਉਸੰਤਧਰਮਸਾਲੀਐ॥੩॥ਸਲੋਕਮਃ੫ ॥ਸਾਜਨਤੇਰੇਚਰਨਕੀਹੋਇਰਹ
ਸਦਧੂਰਿ॥ਨਾਨਕਸਰਣਿਤੁਹਾਰੀਆਪੇਖਉਸਦਾਹਜੂਰਿ॥੧॥ਮਃ੫ ॥ਪਤਿਤਪੁ
ਨੀਤਅਸੰਖਹੋਹਿਹਰਿਚਰਣੀਮਨੁਲਾਗ॥ਅਠਸਠਿਤੀਰਥਨਾਮੁਪ੍ਰਭਜਿਸੁਨਾਨਕ
ਮਸਤਕਿਭਾਗ॥੨॥ਪਉੜੀ॥ ॥ਨਿਤਜਪੀਐਸਾਸਿਗਿਰਾਸਿਨਾਉਪਰਵਦਿ

ਗਾਰਦਾ॥ਜਿਸਨੋਕਰੇਰਹੰਮਤਿਸੁਨਵਿਸਾਰਦਾ॥ਆਪਿਉਪਾਵਣਹਾਰਆਪੇਹੀਮਾਰ ੨੬੧
ਦਾ॥ਸਭੁਕਿਛੁਜਾਣੈਜਾਣੁਬੁਝਿਵੀਚਾਰਦਾ॥ਅਨਿਕਰੂਪਖਿਨਮਾਹਿਕੁਦਰਤਿਧ
ਰਦਾ॥ਜਿਸਨੋਲਾਇਸਚਿਤਿਸਹਿਉਧਾਰਦਾ॥ਜਿਸਦੈਹੋਵੈਵਲਿਸੁਕਦੇਨਹਾਰ
ਦਾ॥ਸਦਾਅਭਗੁਦੀਬਾਣੁਹੈਹਉਤਿਸੁਨਮਸਕਾਰਦਾ॥੪॥ਸਲੋਕਮਃ੫ ॥
ਕਾਮੁਕ੍ਰੋਧੁਲੋਭੁਛੋਡੀਐਦੀਜੈਅਗਨਿਜਲਾਇ॥ਜੀਵਦਿਆਨਿਤਜਾਪੀਐਨਾ
ਨਕਸਾਚਾਨਾਉ॥੧॥ਮਃ੫ ॥ਸਿਮਰਤਸਿਮਰਤਪ੍ਰਭੁਆਪਣਾਸਭਫਲਪਾਇਆ
॥ਨਾਨਕਨਾਮੁਅਰਾਧਿਆਗੁਰਪੂਰੈਦੀਆਮਿਲਾਇ॥੨॥ਪਉੜੀ॥ ॥ਸੋ
ਮੁਕਤਾਸੰਸਾਰਿਜਿਗੁਰਉਪਦੇਸਿਆ॥ਤਿਸਕੀਗਈਬਲਾਇਮਿਟੇਅੰਦੇਸਿਆ॥
ਤਿਸਕਾਦਰਸਨੁਦੇਖਿਜਗਤੁਨਿਹਾਲੁਹੋਇ॥ਜਨਕੈਸੰਗਿਨਿਹਾਲੁਪਾਪਾਮੈਲੁਧੋਇ
॥ਅੰਮ੍ਰਿਤੁਸਾਚਾਨਾਉਓਥੈਜਾਪੀਐ॥ਮਨਕਉਹੋਇਸੰਤੋਖੁਭੁਖਾਧ੍ਰਾਪੀਐ॥ਜਿ
ਸੁਘਟਿਵਸਿਆਨਾਉਤਿਸੁਬੰਧਨਕਾਟੀਐ॥ਗੁਰਪਰਸਾਦਿਕਿਨੈਵਿਰਲੈਹਰਿਧਨੁ
ਖਟੀਐ॥੫॥ਸਲੋਕਮਃ੫ ॥ਮਨਮਹਿਚਿਤਵਉਚਿਤਵਨੀਉਦਮੁਕਰਉਉਠਿ
ਨੀਤ॥ਹਰਿਕੀਰਤਨਕਾਆਹਰੋਹਰਿਦੇਹੁਨਾਨਕਕੇਮੀਤ॥੧॥ਮਃ੫ ॥ਦ੍ਰਿਸਟਿ
ਧਾਰਿਪ੍ਰਭਿਰਾਖਿਆਮਨੁਤਨੁਰਤਾਮੂਲਿ॥ਨਾਨਕਜੋਪ੍ਰਭਭਾਣੀਆਮਰਉਵਿਚਾਰੀ
ਸੂਲਿ॥੨॥ਪਉੜੀ॥ ॥ਜੀਅਕੀਬਿਰਥਾਹੋਇਸੁਗੁਰਪਹਿਅਰਦਾਸਿਕਰਿ॥
ਛੋਡਿਸਿਆਣਪਸਗਲਮਨੁਤਨੁਅਰਪਿਧਰਿ॥ਪੂਜਹੁਗੁਰਕੇਪੈਰਦੁਰਮਤਿਜਾਇਜ
ਰਿ॥ਸਾਧਜਨਾਕੈਸੰਗਿਭਵਜਲੁਬਿਖਮੁਤਰਿ॥ਸੇਵਹੁਸਤਿਗੁਰਦੇਵਅਗੈਨਮ
ਰਹੁਡਰਿ॥ਖਿਨਮਹਿਕਰੇਨਿਹਾਲੁਊਣੇਸੁਭਰਭਰਿ॥ਮਨਕਉਹੋਇਸੰਤੋਖੁਧਿਆ
ਈਐਸਦਾਹਰਿ॥ਸੋਲਗਾਸਤਿਗੁਰਸੇਵਜਾਕਉਕਰਮੁਧੁਰਿ॥੬॥ਸਲੋਕਮਃ੫
ਲਗੜੀਸੁਥਾਨਿਜੋੜਣਹਾਰੈਜੋੜੀਆ॥ਨਾਨਕਲਹਰੀਲਖਸੈਆਨਡੁਬਣਦੇਇ
ਨਮਾਪਿਰੀ॥੧॥ਮਃ੫ ॥ਬਨਿਭੀਹਾਵਲੈਹਿਕੁਸਾਥੀਲਧਮੁਦੁਖਹਰਤਾਹਰਿਨਾ
ਮਾ॥ਬਲਿਬਲਿਜਾਈਸੰਤਪਿਆਰੇਨਾਨਕਪੂਰਨਕਾਮਾ॥੨॥ਪਉੜੀ॥
ਪਾਈਅਨਿਸਭਿਨਿਧਾਨਤੇਰੈਰੰਗਿਰਤਿਆ॥ਨਹੋਵੀਪਛੋਤਾਉਤੁਧਨੋਜਪਤਿਆ

॥ਪਹੁਚਿਨਸਕੈਕੋਇਤੇਰੀਟੇਕਜਨਾ॥ਗੁਰਪੂਰੇਵਾਹੁਵਾਹੁਸੁਖਲਹਾ॥ਚਿਤਾਰਿਮਨਾ॥ਗੁ
ਰਪਹਿਸਿਫਤਿਭੰਡਾਰੁਕਰਮੀਪਾਈਐ॥ਸਤਿਗੁਰਨਦਰਿਨਿਹਾਲਬਹੁੜਿਨਧਾਈ
ਐ॥ਰਖੈਆਪਿਦਇਆਲੁਕਰਿਦਾਸਾਆਪਣੇ॥ਹਰਿਹਰਿਹਰਿਹਰਿਨਾਮੁਜੀਵਾਸੁ
ਣਿਸੁਣੇ॥੬॥ਸਲੋਕਮਃ੫ ॥ਪ੍ਰੇਮਪਟੋਲਾਤੈਸਹਿਦਿਤਾਢਕਣਕੂਪਤਿਮੇ
ਰੀ॥ਦਾਨਾਬੀਨਾਸਾਈਮੈਡਾਨਾਨਕਸਾਰਨਜਾਣਾਤੇਰੀ॥੧॥ਮਃ੫ ॥ਤੈਡੈਸਿਮਰਣਿ
ਹਭੁਕਿਛੁਲਧਮੁਬਿਖਮੁਨਡਿਠਮੁਕੋਈ॥ਜਿਸੁਪਤਿਰਖੈਸਚਾਸਾਹਿਬੁਨਾਨਕਮੇ
ਟਿਨਸਕੈਕੋਈ॥੨॥ਪਉੜੀ॥ ॥ਹੋਵੈਸੁਖੁਘਣਾਦਯਿਧਿਆਇਐ॥ਵੰਞੈ
ਰੋਗਾਘਾਣਿਹਰਿਗੁਣਗਾਇਐ॥ਅੰਦਰਿਵਰਤੈਠਾਢਿਪ੍ਰਭਿਚਿਤਿਆਇਐ॥ਪੂ
ਰਨਹੋਵੈਆਸਨਾਇਮੰਨਿਵਸਾਇਐ॥ਕੋਇਨਲਗੈਬਿਘਨੁਆਪੁਗਵਾਇਐ॥
ਗਿਆਨਪਦਾਰਥੁਮਤਿਗੁਰਤੇਪਾਇਐ॥ਤਿਨਿਪਾਏਸਭੇਥੋਕਜਿਸੁਆਪਿਦਿਵਾ
ਇਐ॥ਤੂੰਸਭਨਾਕਾਖਸਮੁਸਭਤੇਰੀਛਾਇਐ॥੮॥ਸਲੋਕਮਃ੫ ॥ਨਦੀਤਰੰ
ਦੜੀਮੈਡਾਖੋਜੁਨਖੁੰਭੈਮੰਞਿਮੁਹਬਤਿਤੇਰੀ॥ਤਉਸਹਚਰਣੀਮੈਡਾਹੀਅੜਾਸੀ
ਤਮੁਹਰਿਨਾਨਕਤੁਲਹਾਬੇੜੀ॥੧॥ਮਃ੫ ॥ਜਿਨਾਦਿਸੰਦੜਿਆਦੁਰਮਤਿਵੰਞੈਮਿ
ਤ੍ਰਅਸਾਡੜੇਸੇਈ॥ਹਉਢੂਢੇਦੀਜਗੁਸਬਾਇਆਜਨਨਾਨਕਵਿਰਲੇਕੇਈ॥
੨॥ਪਉੜੀ॥ ॥ਆਵੈਸਾਹਿਬੁਚਿਤਿਤੇਰਿਆਭਗਤਾਡਿਠਿਆ॥ਮਨਕੀਕਟੀ
ਐਮੈਲੁਸਾਧਸੰਗਿਵੁਠਿਆ॥ਜਨਮਮਰਣਭਉਕਟੀਐਜਨਕਾਸਬਦੁਜਪਿ॥ਬੰ
ਧਨਖੋਲਨਿਸੰਤਦੂਤਸਭਿਜਾਹਿਛਪਿ॥ਤਿਸੁਸਿਉਲਾਇਨਿਰੰਗੁਜਿਸਦੀਸਭਧਾ
ਰੀਆ॥ਊਚੀਹੂੰਊਚਾਥਾਨੁਅਗਮਅਪਾਰੀਆ॥ਰੈਣਿਦਿਨਸੁਕਰਜੋੜਿਸਾਸਿ
ਸਿਧਿਆਈਐ॥ਜਾਆਪੇਹੋਇਦਇਆਲੁਤਾਂਭਗਤਸੰਗੁਪਾਈਐ॥੯॥ਸਲੋ
ਕਮਃ੫ ॥ਬਾਰਿਵਿਡਾਨੜੈਹੁੰਮਸਧੁੰਮਸਕੂਕਾਪਈਆਰਾਹੀ॥ਤਉਸਹਸੇਤੀ
ਲਗੜੀਡੋਰੀਨਾਨਕਅਨਦਸੇਤੀਬਨੁਗਾਹੀ॥੧॥ਮਃ੫ ॥ਸਚੀਬੈਸਕਤਿਨਾਸੰਗਿ
ਜਿਨਸੰਗਿਜਪੀਐਨਾਉ॥ਤਿਨਸੰਗਿਸੰਗੁਨਕੀਚਈਨਾਨਕਜਿਨਾਆਪਣਾ
ਸੁਆਉ॥੨॥ਪਉੜੀ॥ ॥ਸਾਵੇਲਾਪਰਵਾਣੁਜਿਤੁਸਤਿਗੁਰੁਭੇਟਿਆ

॥ਹੋਆਸਾਧੂਸੰਗੁਫਿਰਿਦੂਖਨਤੇਟਿਆ॥ਪਾਇਆਨਿਹਚਲੁਥਾਨੁਫਿਰਿਗਰਭਿ
ਨਲੇਟਿਆ॥ਨਦਰੀਆਇਆਇਕੁਸਗਲਬ੍ਰਹਮੇਟਿਆ॥ਤਤੁਗਿਆਨੁਲਾ
ਇਧਿਆਨੁਦ੍ਰਿਸਟਿਸਮੇਟਿਆ॥ਸਭੋਜਪੀਐਜਾਪੁਜਿਮੁਖਹੁਬੋਲੇਟਿਆ॥ਹੁ
ਕਮੇਬੁਝਿਨਿਹਾਲੁਸੁਖਿਸੁਖੇਟਿਆ॥ਪਰਖਿਖਜਾਨੈਪਾਏਸੇਬਹੁੜਿਨਖੋਟਿਆ॥
੧੦॥ਸਲੋਕੁਮਃ੫ ॥ਵਿਛੋਹੇਜੰਬੂਰਖਵੇਨਵੰਞਨਿਗਾਖੜੇ॥ਜੇਸੋਧਣੀਮਿਲੰ
ਨਿਨਾਨਕਸੁਖਸੰਬੂਹਸਚੁ॥੧॥ਮਃ੫ ॥ਜਿਮੀਵਸੰਦੀਪਾਣੀਐਈਧਣੁਰਖੈਭਾਹਿ
॥ਨਾਨਕਸੋਸਹੁਆਹਿਜਾਕੈਆਢਲਿਹਭੁਕੋ॥੨॥ਪਉੜੀ॥ ॥ਤੇਰੇਕੀਤੇਕੰ
ਮਤੁਧੈਹੀਗੋਚਰੇ॥ਸੋਈਵਰਤੈਜਗਿਜਿਕੀਆਤੁਧੁਧੁਰੇ॥ਬਿਸਮੁਭਏਬਿਸਮਾ
ਦਦੇਖਿਕੁਦਰਤਿਤੇਰੀਆ॥ਸਰਣਿਪਰੇਤੇਰੀਦਾਸਕਰਿਗਤਿਹੋਇਮੇਰੀਆ॥ਤੇਰੈ
ਹਥਿਨਿਧਾਨੁਭਾਵੈਤਿਸੁਦੇਹਿ॥ਜਿਸਨੋਹੋਇਦਇਆਲੁਹਰਿਨਾਮੁਸੇਇਲੇਹਿ
॥ਅਗਮਅਗੋਚਰਬੇਅੰਤਅੰਤੁਨਪਾਈਐ॥ਜਿਸਨੋਹੋਹਿਕ੍ਰਿਪਾਲੁਸੁਨਾਮੁਧਿ
ਆਈਐ॥੧੧॥ਸਲੋਕਮਃ੫ ॥ਕੜਛੀਆਫਿਰੰਨਿਸੁਆਉਨਜਾਣਨਿ
ਸੁਞੀਆ॥ਸੇਈਮੁਖਦਿਸੰਨਿਨਾਨਕਰਤੇਪ੍ਰੇਮਰਸਿ॥੧॥ਮਃ੫ ॥ਖੋਜੀਲਧਮੁਖੋ
ਜੁਛਡੀਆਉਜਾੜਿ॥ਤੈਸਹਿਦਿਤੀਵਾੜਿਨਾਨਕਖੇਤੁਨਛਿਜਈ॥੨॥ਪਉੜੀ
॥ਆਰਾਧਿਹੁਸਚਾਸੋਇਸਭੁਕਿਛੁਜਿਸੁਪਾਸਿ॥ਦੁਹਾਸਿਰਿਆਖਸਮੁਆਪਿਖਿਨ
ਮਹਿਕਰੇਰਾਸਿ॥ਤਿਆਗਹੁਸਗਲਉਪਾਵਤਿਸਕੀਓਟਗਹੁ॥ਪਉਸਰਣਾਈਭ
ਜਿਸੁਖੀਹੂੰਸੁਖਲਹੁ॥ਕਰਮਧਰਮਤਤੁਗਿਆਨੁਸੰਤਾਸੰਗੁਹੋਇ॥ਜਪੀਐਅੰਮ੍ਰਿ
ਤਨਾਮਬਿਘਨੁਨਲਗੈਕੋਇ॥ਜਿਸਨੋਆਪਿਦਇਆਲੁਤਿਸੁਮਨਿਵੁਠਿਆ॥
ਪਈਅਨਿਸਭਿਨਿਧਾਨਸਾਹਿਬਿਤੁਠਿਆ॥੧੨॥ਸਲੋਕਮਃ੫ ॥ਲਧ
ਮੁਲਭਣਹਾਰੁਕਰਮੁਕਰੰਦੋਮਾਪਿਰੀ॥ਇਕੋਸਿਰਜਣਹਾਰੁਨਾਨਕਬਿਆਨਪਸੀਐ
॥੧॥ਮਃ੫ ॥ਪਾਪੜਿਆਪਛਾੜਿਬਾਣੁਸਚਾਵਾਸੰਨਿਕੈ॥ਗੁਰਮੰਤ੍ਰੜਾਚਿਤਾਰਿ
ਨਾਨਕਦੁਖੁਨਥੀਵਈ॥੨॥ਪਉੜੀ॥ ॥ਵਾਹੁਵਾਹੁਸਿਰਜਣਹਾਰਪਾਈਅਨੁ
ਠਾਢਿਆਪਿ॥ਜੀਅਜੰਤਮਿਹਰਵਾਨੁਤਿਸਨੋਸਦਾਜਾਪਿ॥ਦਇਆਧਾਰੀਸਮ

ਗਵਿਚੁਕੇਬਿਲਲਬਿਲਾਪਾ॥ਨਠੇਤਾਪਦੁਖਰੋਗਪੂਰੇਗੁਰਪ੍ਰਤਾਪਿ॥ਕੀਤੀਅਨੁਅਪ
ਣੀਰਖਗਰੀਬਨਿਵਾਜਿਥਾਪਿਆ॥ਆਪੇਲਇਅਨੁਛਡਾਇਬੰਧਨਸਗਲਕਾਪਿਆ
ਤਿਸਨਬੁਝੀਆਸਪੁੰਨੀਮਨਸੰਤੋਖਿਧ੍ਰਾਪਿਆ॥ਵਡੀਹੂੰਵਡਾਅਪਾਰਖਸਮੁਜਿਸੁਲੇ
ਪੁਨਪੁੰਨਿਪਾਪਿਆ॥੧੩॥ਸਲੋਕਮਃ੫ ॥ਜਾਕਉਭਏਕ੍ਰਿਪਾਲਪ੍ਰਭਹਰਿਹਰਿਸੇ
ਈਜਪਾਤ॥ਨਾਨਕਪ੍ਰੀਤਿਲਗੀਤਿਨਰਾਮਸਿਉਭੇਟਤਸਾਧਸੰਗਾਤ॥੧॥ਮਃ੫
॥ਰਾਮੁਰਮਹੁਬਡਭਾਗੀਹੋਜਲਿਥਲਿਮਹੀਅਲਿਸੋਇ॥ਨਾਨਕਨਾਮਿਅਰਾਧਿ
ਐਬਿਘਨੁਨਲਾਗੈਕੋਇ॥੨॥ਪਉੜੀ॥ ॥ਭਗਤਾਕਾਬੋਲਿਆਪਰਵਾਣੁ
ਹੈਦਰਗਹਪਵੈਥਾਇ॥ਭਗਤਾਤੇਰੀਟੇਕਰਤੇਸਾਚਿਨਾਇ॥ਜਿਸਨੋਹੋਇਕ੍ਰਿਪਾ
ਲੁਤਿਸਕਾਦੂਖੁਜਾਇ॥ਭਗਤਤੇਰੇਦਇਆਲਓਨ੍ਹਾਮਿਹਰਪਾਇ॥ਦੂਖੁਦਰਦੁ
ਵਡਰੋਗੁਨਪੋਹੈਤਿਸੁਮਾਇ॥ਭਗਤਾਏਹੁਅਧਾਰੁਗੁਣਗੋਵਿੰਦਗਾਇ॥ਸਦਾਸ
ਦਾਦਿਨੁਰੈਣਿਇਕੋਇਕੁਧਿਆਇ॥ਪੀਵਤਿਅੰਮ੍ਰਿਤਨਾਮੁਜਨਨਾਮੇਰਹੇਅਘਾ
ਇ॥੧੪॥ਸਲੋਕਮਃ੫ ॥ਕੋਟਿਬਿਘਨਤਿਸੁਲਾਗਤੇਜਿਸਨੋਵਿਸਰੈਨਾਉ
॥ਨਾਨਕਅਨਦਿਨੁਬਿਲਪਤੇਜਿਉਸੁੰਞੈਘਰਿਕਾਉ॥੧॥ਮਃ੫ ॥ਪਿਰੀਮਿਲਾਵਾ
ਜਾਥੀਐਸਾਈਸੁਹਾਵੀਰੁਤਿ॥ਘੜੀਮੁਹਤੁਨਹਵੀਸਰੈਨਾਨਕਰਵੀਐਨਿਤ॥੨॥
ਪਉੜੀ॥ ॥ਸੂਰਬੀਰਵਰੀਆਮਕਿਨੈਨਹੋੜੀਐ॥ਫਉਜਸਤਾਣੀਹਾਠਪੰ
ਚਾਜੋੜੀਐ॥ਦਸਨਾਰੀਅਉਧੂਤਦੇਨਿਚਮੋੜੀਐ॥ਜਿਣਿਜਿਣਿਲੈਨ੍ਹਿਰਲਾਇ
ਏਹੋਏਨਾਲੋੜੀਐ॥ਤ੍ਰੈਗੁਣਇਨਕੈਵਸਿਕਿਨੈਨਮੋੜੀਐ॥ਭਰਮੁਕੋਟੁਮਾਇਆ
ਖਾਈਕਹੁਕਿਤੁਬਿਧਿਤੋੜੀਐ॥ਗੁਰੂਪੂਰਾਆਰਾਧਿਬਿਖਮਦਲੁਫੋੜੀਐ॥ਹਉ
ਤਿਸੁਅਗੈਦਿਨੁਰਾਤਿਰਹਾਕਰਜੋੜੀਐ॥੧੫॥ਸਲੋਕਮਃ੫ ॥ਕਿਲਵਿਖਸ
ਭੇਉਤਰਨਿਨੀਤਨੀਤਗੁਣਗਾਉ॥ਕੋਟਿਕਲੇਸਾਊਪਜਹਿਨਾਨਕਬਿਸਰੈਨਾਉ॥
੧॥ਮਃ੫ ॥ਨਾਨਕਸਤਿਗੁਰਿਭੇਟਿਐਪੂਰੀਹੋਵੈਜੁਗਤਿ॥ਹਸੰਦਿਆਖੇਲੰਦਿ
ਆਪੈਨੰਦਿਆਖਾਵੰਦਿਆਵਿਚੇਹੋਵੈਮੁਕਤਿ॥੨॥ਪਉੜੀ॥ ॥ਸੋਸਤਿਗੁ
ਰੁਧਨੁਧੰਨੁਜਿਨਿਭਰਮਗੜੁਤੋੜਿਆ॥ਸੋਸਤਿਗੁਰੁਵਾਹੁਵਾਹੁਜਿਨਿਹਰਿਸਿਉ

ਜੋੜਿਆ॥ਨਾਮੁਨਿਧਾਨੁਅਖੁਟੁਗੁਰੁਦੇਇਦਾਰੂਓ॥ਮਹਾਰੋਗੁਬਿਕਰਾਲਤਿਨੈ
ਬਿਦਾਰੂਓ॥ਪਾਇਆਨਾਮੁਨਿਧਾਨੁਬਹੁਤੁਖਜਾਨਿਆ॥ਜਿਤਾਜਨਮੁਅਪਾਰੁਆ
ਪੁਪਛਾਨਿਆ॥ਮਹਿਮਾਕਹੀਨਜਾਇਗੁਰਸਮਰਥਦੇਵ॥ਗੁਰਪਾਰਬ੍ਰਹਮਪਰਮੇ
ਸੁਰਅਪਰੰਪਰਅਲਖਅਭੇਵ॥੧੬॥ਸਲੋਕੁਮਃ੫ ॥ਉਦਮੁਕਰੇਦਿਆਜੀ
ਉਤੂੰਕਮਾਵਦਿਆਸੁਖਭੁੰਚੁ॥ਧਿਆਇਦਿਆਤੂੰਪ੍ਰਭੂਮਿਲੁਨਾਨਕਉਤਰੀਚਿੰਤ
॥੧॥ਮਃ੫ ॥ਸੁਭਚਿੰਤਨਗੋਬਿੰਦਰਮਣਨਿਰਮਲਸਾਧੂਸੰਗ॥ਨਾਨਕਨਾਮੁਨ
ਵਿਸਰਉਇਕਘੜੀਕਰਿਕਿਰਪਾਭਗਵੰਤ॥੨॥ਪਉੜੀ॥ ॥ਤੇਰਾਕੀਤਾ
ਹੋਇਤਕਾਹੇਡਰਪੀਐ॥ਜਿਸੁਮਿਲਿਜਪੀਐਨਾਉਤਿਸੁਜੀਉਅਰਪੀਐ॥ਆ
ਇਐਚਿਤਿਨਿਹਾਲੁਸਾਹਿਬਬੇਸੁਮਾਰ॥ਤਿਸਨੋਪੋਹੇਕਵਣੁਜਿਸੁਵਲਿਨਿਰੰਕ
ਾਰ॥ਸਭੁਕਿਛੁਤਿਸਕੈਵਸਿਨਕੋਈਬਾਹਰਾ॥ਸੋਭਗਤਾਮਨਿਵੁਠਾਸਚਿਸਮਾਹਰਾ
॥ਤੇਰੇਦਾਸਧਿਆਇਨਿਤੁਧੁਤੂੰਰਖਣਵਾਲਿਆ॥ਸਿਰਿਸਭਨਾਸਮਰਥੁਨਦਰਿ
ਨਿਹਾਲਿਆ॥੧੭॥ਸਲੋਕਮਃ੫ ॥ਕਾਮਕ੍ਰੋਧਮਦਲੋਭਮੋਹਦੁਸਟਬਾਸਨਾ
ਨਿਵਾਰਿ॥ਰਾਖਿਲੇਹੁਪ੍ਰਭਆਪਣੇਨਾਨਕਸਦਬਲਿਹਾਰਿ॥੧॥ਮਃ੫ ॥ਖਾਂਦਿ
ਆਖਾਂਦਿਆਮੁਹੁਘਠਾਪੈਨੰਦਿਆਸਭੁਅੰਗੁ॥ਨਾਨਕਧ੍ਰਿਗੁਤਿਨਾਦਾਜੀਵਿਆ
ਜਿਨਸਚਿਨਲਗੋਰੰਗੁ॥੨॥ਪਉੜੀ॥ ॥ਜਿਉਜਿਉਤੇਰਾਹੁਕਮੁਤਿਵੈਤਿਉਹੋ
ਵਣਾ॥ਜਹਜਹਰਖਹਿਆਪਿਤਹਜਾਇਖੜੋਵਣਾ॥ਨਾਮਤੇਰੈਕੈਰੰਗਿਦੁਰਮਤਿ
ਧੋਵਣਾ॥ਜਪਿਜਪਿਤੁਧੁਨਿਰੰਕਾਰਭਰਮੁਭਉਖੋਵਣਾ॥ਜੋਤੇਰੈਰੰਗਿਰਤੇਸੇਜੋਨਿ
ਨਜੋਵਣਾ॥ਅੰਤਰਿਬਾਹਰਿਇਕੁਨੈਣਅਲੋਵਣਾ॥ਜਿਨ੍ਹੀਪਛਾਤਾਹੁਕਮੁਤਿ
ਨ੍ਹਕਦੇਨਰੋਵਣਾ॥ਨਾਉਨਾਨਕਬਖਸੀਸਮਨਮਾਹਿਪਰੋਵਣਾ॥੧੮॥ਸਲੋਕਮਃ
੫ ॥ਜੀਵਦਿਆਨਚੇਤਿਓਮੁਆਰਲੰਦੜੋਖਾਕ॥ਨਾਨਕਦੁਨੀਆਸੰਗਿਗੁ
ਦਾਰਿਆਸਾਕਤਮੂੜਨਪਾਕ॥੧॥ਮਃ੫ ॥ਜੀਵੰਦਿਆਹਰਿਚੇਤਿਆਮਰੰਦਿ
ਆਹਰਿਰੰਗਿ॥ਜਨਮੁਪਦਾਰਥੁਤਾਰਿਆਨਾਨਕਸਾਧੂਸੰਗਿ॥੨॥ ਪਉੜੀ॥
ਆਦਿਜੁਗਾਦੀਆਪਿਰਖਣਵਾਲਿਆ॥ਸਚੁਨਾਮੁਕਰਤਾਰੁਸਚੁਪਸਾਰਿਆ॥

ਊਣਾਕਹੀਨਹੋਇਘਟੇਘਟਿਸਾਰਿਆ॥ਮਿਹਰਵਾਨਸਮਰਥਆਪੇਹੀਘਾਲਿਆ॥
ਜਿਨਮਨਿਵੁਠਾਆਪਿਸੇਸਦਾਸੁਖਾਲਿਆ॥ਆਪੇਰਚਨੁਰਚਾਇਆਪੇਹੀਪਾਲਿ
ਆ॥ਸਭੁਕਿਛੁਆਪੇਆਪਿਬੇਅੰਤਅਪਾਰਿਆ॥ਗੁਰਪੂਰੇਕੀਟੇਕਨਾਨਕਸੰਮਾਲਿ
ਆ॥੧੯॥ਸਲੋਕਮ:੫ ॥ਆਦਿਮਧਿਅਰੁਅੰਤਿਪਰਮੇਸਰਿਰਖਿਆ॥ਸਤਿ
ਗੁਰਿਦਿਤਾਹਰਿਨਾਮੁਅੰਮ੍ਰਿਤੁਚਾਖਿਆ॥ਸਾਧਾਸੰਗੁਅਪਾਰੁਅਨਦਿਨੁਹਰਿਗੁਣਰ
ਵੈ॥ਪਾਏਮਨੋਰਥਸਭਿਜੋਨੀਨਹਭਵੈ॥ਸਭੁਕਿਛੁਕਰਤੇਹਥਿਕਾਰਣੁਜੋਕਰੈ॥
ਨਾਨਕੁਮੰਗੈਦਾਨੁਸੰਤਾਧੂਰਿਤਰੈ॥੧॥ਮ:੫ ॥ਤਿਸਨੋਮੰਨਿਵਸਾਇਜਿਨਿਉਪਾਇ
ਆ॥ਜਿਨਿਜਨਿਧਿਆਇਆਖਸਮੁਤਿਨਿਸੁਖੁਪਾਇਆ॥ਸਫਲੁਜਨਮੁਪਰ
ਵਾਣੁਗੁਰਮੁਖਿਆਇਆ॥ਹੁਕਮੈਬੁਝਿਨਿਹਾਲੁਖਸਮਿਫੁਰਮਾਇਆ॥ਜਿਸੁਹੋਆ
ਆਪਿਕ੍ਰਿਪਾਲੁਸੁਨਹਭਰਮਾਇਆ॥ਜੋਜੋਦਿਤਾਖਸਮਿਸੋਈਸੁਖੁਪਾਇਆ॥ਨਾ
ਨਕਜਿਸਹਿਦਇਆਲੁਬੁਝਾਏਹੁਕਮੁਮਿਤਾ॥ਜਿਸਹਿਭੁਲਾਏਆਪਿਮਰਿਮ
ਜਮਹਿਨਿਤਾ॥੨॥ਪਉੜੀ॥ ॥ਨਿੰਦਕਮਾਰੇਤਤਕਾਲਿਖਿਨੁਟਿਕਣਨਦਿਤੇ॥
ਪ੍ਰਭਦਾਸਕਾਦੁਖੁਨਖਵਿਸਕਹਿਫੜਿਜੋਨੀਜੁਤੇ॥ਮਥੇਵਾਲਿਪਛਾੜਿਅਨੁਜਮ
ਮਾਰਗਿਮੁਤੇ॥ਦੁਖਿਲਗੈਬਿਲਲਾਣਿਆਨਰਕਘੋਰਿਸੁਤੇ॥ਕੰਠਿਲਾਇਦਾਸ
ਰਖਿਅਨੁਨਾਨਕਹਰਿਸਤੇ॥੨੦॥ਸਲੋਕਮ:੫ ॥ਰਾਮੁਜਪਹੁਵਡਭਾਗੀਹੋ
ਜਲਿਥਲਿਪੂਰਨੁਸੋਇ॥ਨਾਨਕਨਾਮਿਧਿਆਈਐਬਿਘਨੁਨਲਾਗੈਕੋਇ॥੧॥
ਮ:੫ ॥ਕੋਟਿਬਿਘਨਤਿਸੁਲਾਗਤੇਜਿਸਨੋਵਿਸਰੈਨਾਉ॥ਨਾਨਕਅਨਦਿਨੁਬਿ
ਲਪਤੇਜਿਉਸੁੰਞੈਘਰਿਕਾਉ॥੨॥ਪਉੜੀ॥ ॥ਸਿਮਰਿਸਿਮਰਿਦਾਤਾਰੁਮਨੋ
ਰਥਪੂਰਿਆ॥ਇਛਪੁੰਨੀਮਨਿਆਸਗਏਵਿਸੂਰਿਆ॥ਪਾਇਆਨਾਮੁਨਿਧਾਨੁ
ਜਿਸਨੋਭਾਲਦਾ॥ਜੋਤਿਮਿਲੀਸੰਗਿਜੋਤਿਰਹਿਆਘਾਲਦਾ॥ਸੂਖਸਹਜਆ
ਨੰਦਵੁਠੇਤਿਤੁਘਰਿ॥ਆਵਣਜਾਣਰਹੇਜਨਮੁਨਤਹਾਮਰਿ॥ਸਾਹਿਬੁਸੇਵਕੁ
ਇਕੁਇਕੁਦ੍ਰਿਸਟਾਇਆ॥ਗੁਰਪ੍ਰਸਾਦਿਨਾਨਕਸਚਿਸਮਾਇਆ॥੨੧॥੧॥
ਸੁਧੁ॥

ਰਾਗੁਗੂਜਰੀਭਗਤਾਕੀਬਾਣੀ॥ ੧ਓ ਸਤਿਗੁਰਪ੍ਰਸਾਦਿ॥
ਸ੍ਰੀਕਬੀਰਜੀਉਕਾਚਉਪਦਾ॥ ਘਰੁ੨ ਦੂਜਾ॥
ਚਾਰਿਪਾਵਦੁਇਸਿੰਗਗੁੰਗਮੁਖਤਬਕੈਸੇਗੁਨਗਈਹੈ॥ਊਠਤਬੈਠਤਠੇਗਾਪਰਿ
ਹੈਤਬਕਤਮੂੰਡਲੁਕਈਹੈ॥੧॥ਹਰਿਬਿਨੁਬੈਲਬਿਰਾਨੇਹੁਈਹੈ॥ਫਾਟੇਨਾਕਨਟੂਟੇ
ਕਾਧਨਕੋਦਉਕੋਭੁਸੁਖਈਹੈ॥੧॥ਰਹਾਉ॥ਸਾਰੋਦਿਨੁਡੋਲਤਬਨਮਹੀਆਅਜ
ਹੁਨਪੇਟਅਘਈਹੈ॥ਜਨਭਗਤਨਕੋਕਹੋਨਮਾਨੋਕੀਓਅਪਨੋਪਈਹੈ॥੨॥ਦੁ
ਖਸੁਖਕਰਤਮਹਾਭ੍ਰਮਿਬੂਡੋਅਨਿਕਜੋਨਿਭਰਮਈਹੈ॥ਰਤਨਜਨਮੁਖੋਇਓਪ੍ਰ
ਭੁਬਿਸਰਿਓਇਹੁਅਉਸਰੁਕਤਪਈਹੈ॥੩॥ਭ੍ਰਮਤਫਿਰਤਤੇਲਕਕੇਕਪਿਜਿ
ਉਗਤਿਬਿਨੁਰੈਨਿਬਿਹਈਹੈ॥ਕਹਤਕਬੀਰਰਾਮਨਾਮਬਿਨੁਮੂੰਡਧੁਨੇਪਛੁਤਈ
ਹੈ॥੪॥੧॥ਗੂਜਰੀਘਰੁ੩ ॥ਮੁਸਿਮੁਸਿਰੋਵੈਕਬੀਰਕੀਮਾਈ॥ਏਬਾਰਿ
ਕਕੈਸੇਜੀਵਹਿਰਘੁਰਾਈ॥੧॥ਤਨਨਾਬੁਨਨਾਸਭੁਤਜਿਓਹੈਕਬੀਰ॥ਹਰਿਕਾ
ਨਾਮੁਲਿਖਿਲੀਓਸਰੀਰ॥੧॥ਰਹਾਉ॥ਜਬਲਗੁਤਾਗਾਬਾਹਉਬੇਹੀ॥ਤਬ
ਲਗੁਬਿਸਰੈਰਾਮੁਸਨੇਹੀ॥੨॥ਓਛੀਮਤਿਮੇਰੀਜਾਤਿਜੁਲਾਹਾ॥ਹਰਿਕਾਨਾਮੁ
ਲਹਿਓਮੈਲਾਹਾ॥੩॥ਕਹਤਕਬੀਰਸੁਨਹੁਮੇਰੀਮਾਈ॥ਹਮਰਾਇਨਕਾਦਾਤ
ਏਕੁਰਘੁਰਾਈ॥੪॥੨॥
ਗੂਜਰੀਸ੍ਰੀਨਾਮਦੇਵਜੀਕੇਪਦੇ॥ ਘਰੁ੧ ੧ਓ ਸਤਿਗੁਰਪ੍ਰਸਾਦਿ॥
ਜੌਰਾਜੁਦੇਹਿਤਕਵਨਬਡਾਈ॥ਜੌਭੀਖਮੰਗਾਵਹਿਤ॥ਕਿਆਘਟਿਜਾਈ॥
੧॥ਤੂੰਹਰਿਭਜੁਮਨਮੇਰੇਪਦੁਨਿਰਬਾਨੁ॥ਬਹੁਰਿਨਹੋਇਤੇਰਾਆਵਨਜਾਨੁ॥੧
॥ਰਹਾਉ॥ਸਭਤੈਉਪਾਈਭਰਮਭੁਲਾਈ॥ਜਿਸਤੂੰਦੇਵਹਿਤਿਸਹਿਬੁਝਾਈ
॥੨॥ਸਤਿਗੁਰੁਮਿਲੈਤਸਹਸਾਜਾਈ॥ਕਿਸੁਹਉਪੂਜਉਦੂਜਾਨਦਰਿਨਆਈ
॥੩॥ਏਕੈਪਾਥਰਕੀਜੈਭਾਉ॥ਦੂਜੈਪਾਥਰਧਰੀਐਪਾਉ॥ਜੇਓਹੁਦੇਉਤਓਹੁਭੀ
ਦੇਵਾ॥ਕਹਿਨਾਮਦੇਉਹਮਹਰਿਕੀਸੇਵਾ॥੪॥੧॥ਗੂਜਰੀਘਰੁ੧
ਮਲੈਨਲਾਛੈਪਾਰਮਲੋਪਰਮਲੀਓਬੈਠੋਰੀਆਈ॥ਆਵਤਕਿਨੈਨਪੇਖਿਓ

ਕਵਨੈਜਾਣੈਗੀਬਾਣੀ॥੧॥ਕਉਣੁਕਹੈਕਿਣਿਬੂਝੀਐਰਮਈਆਆਕੁਲੁਰੀਬਾਈ॥੧॥
ਰਹਾਉ॥ਜਿਉਆਕਾਸੈਪੰਖੀਅਲੋਖੋਜੁਨਿਰਖਿਓਨਜਾਈ॥ਜਿਉਜਲਮਾਝੈਮਾਛੋ
ਮਾਰਗੁਪੇਖਣੋਨਜਾਈ॥੨॥ਜਿਉਆਕਾਸੈਘੜੂਅਲੋਮ੍ਰਿਗਤ੍ਰਿਸਨਾਭਰਿਆ॥ਨਾਮੇ
ਸੁਆਮੀਬੀਠਲੋਜਿਨਿਤੀਨੈਜਰਿਆ॥੩॥੨॥

ਗੂਜਰੀਸ੍ਰੀਰਵਿਦਾਸਜੀਕੇਪਦੇ॥ ਘਰੁ੩ ੴਸਤਿਗੁਰਪ੍ਰਸਾਦਿ॥

ਦੂਧੁਤਬਛਰੈਥਨਹੁਬਿਟਾਰਿਓ॥ਫੂਲੁਭਵਰਿਜਲੁਮੀਨਿਬਿਗਾਰਿਓ॥੧॥ਮਾਈ
ਗੋਬਿੰਦਪੂਜਾਕਹਾਲੈਚਰਾਵਉ॥ਅਵਰੁਨਫੂਲੁਅਨੂਪੁਨਪਾਵਉ॥੧॥ਰਹਾਉ॥ਮੈਲ
ਗਰਬੇੜੈਹੈਭੁਇਅੰਗਾ॥ਬਿਖੁਅੰਮ੍ਰਿਤੁਬਸਹਿਇਕਸੰਗਾ॥੨॥ਧੂਪਦੀਪਨਈਬੇ
ਹਿਬਾਸਾ॥ਕੈਸੇਪੂਜਕਰਹਿਤੇਰੀਦਾਸਾ॥੩॥ਤਨੁਮਨੁਅਰਪਉਪੂਜਚਰਾਵਉ॥ਗੁਰਪ੍ਰਸਾ
ਦਿਨਿਰੰਜਨੁਪਾਵਉ॥੪॥ਪੂਜਾਅਰਚਾਆਹਿਨਤੋਰੀ॥ਕਹਿਰਵਿਦਾਸਕਵਨਗਤਿ
ਮੋਰੀ॥੫॥੧॥

ਗੂਜਰੀਸ੍ਰੀਤ੍ਰਿਲੋਚਨਜੀਉਕੇਪਦੇ॥ ਘਰੁ੧ ੴਸਤਿਗੁਰਪ੍ਰਸਾਦਿ॥

ਅੰਤਰੁਮਲਿਨਿਰਮਲੁਨਹੀਕੀਨਾਬਾਹਰਿਭੇਖਉਦਾਸੀ॥ਹਿਰਦੈਕਮਲੁਘਟਿਬ੍ਰਹਮੁ
ਨਚੀਨ੍ਹਾਕਾਹੇਭਇਆਸੰਨਿਆਸੀ॥੧॥ਭਰਮੇਭੂਲੀਰੇਜੈਚੰਦਾ॥ਨਹੀਨਹੀਚੀਨ੍ਹਿਆਪ
ਰਮਾਨੰਦਾ॥੧॥ਰਹਾਉ॥ਘਰਿਘਰਿਖਾਇਆਪਿੰਡੁਬਧਾਇਆਖਿੰਥਾਮੁੰਦਾਮਾਇਆ॥
ਭੂਮਿਮਸਾਣਕੀਭਸਮਲਗਾਈਗੁਰਬਿਨੁਤਤੁਨਪਾਇਆ॥੨॥ਕਾਇਜਪਹੁਰੇਕਾਇਤ
ਪਹੁਰੇਕਾਇਬਿਲੋਵਹੁਪਾਣੀ॥ਲਖਚਉਰਾਸੀਹਜਿਨਿਉਪਾਈਸੋਸਿਮਰਹੁਨਿਰਬਾ
॥੩॥ਕਾਇਕਮੰਡਲੁਕਾਪੜੀਆਰੇਅਠਸਠਿਕਾਇਫਿਰਾਹੀ॥ਬਦਤਿਤ੍ਰਿਲੋਚਨੁਸੁ
ਣਰੇਪ੍ਰਾਣੀਕਣਬਿਨੁਗਾਹੁਕਿਪਾਹੀ॥੪॥੧॥ਗੂਜਰੀ॥ ॥ਅੰਤਿਕਾਲਿਜੋਲ
ਛਮੀਸਿਮਰੈਐਸੀਚਿੰਤਾਮਹਿਜੇਮਰੈ॥ਸਰਪਜੋਨਿਵਲਿਵਲਿਅਉਤਰੈ॥੧॥ਅਰੀ
ਬਾਈਗੋਬਿਦਨਾਮੁਮਤਿਬੀਸਰੈ॥੧॥ਰਹਾਉ॥ਅੰਤਿਕਾਲਿਜੋਇਸਤ੍ਰੀਸਿਮਰੈਐਸੀ
ਚਿੰਤਾਮਹਿਜੇਮਰੈ॥ਬੇਸਵਾਜੋਨਿਵਲਿਵਲਿਅਉਤਰੈ॥੨॥ਅੰਤਿਕਾਲਿਜੋਲੜਿ
ਕੇਸਿਮਰੈਐਸੀਚਿੰਤਾਮਹਿਜੇਮਰੈ॥ਸੂਕਰਜੋਨਿਵਲਿਵਲਿਅਉਤਰੈ॥੩॥

ਅੰਤਿਕਾਲਿਜੋਮੰਦਰਸਿਮਰੈਐਸੀਚਿੰਤਾਮਹਿਜੇਮਰੈ॥ਪ੍ਰੇਤਜੋਨਿਵਲਿਵਲਿ
ਅਉਤਰੈ॥੪॥ਅੰਤਿਕਾਲਿਨਾਰਾਇਣੁਸਿਮਰੈਐਸੀਚਿੰਤਾਮਹਿਜੇਮਰੈ॥ਬਦ
ਤਿਤਿਲੋਚਨੁਤੇਨਰਮੁਕਤਾਪੀਤੰਬਰੁਵਾਕੇਰਿਦੈਬਸੈ॥੫॥੨॥

ਗੂਜਰੀਸ੍ਰੀਜੈਦੇਵਜੀਉਕਾਪਦਾ॥ ਘਰੁ੪ ੴਸਤਿਗੁਰਪ੍ਰਸਾਦਿ॥

ਪਰਮਾਦਿਪੁਰਖਮਨੋਪਿਮੰਸਤਿਆਦਿਭਾਵਰਤੰ॥ਪਰਮਦਭੁਤੰਪਰਕ੍ਰਿਤਿਪਰੰਜ
ਦਿਚਿੰਤਿਸਰਬਗਤੰ॥੧॥ਕੇਵਲਰਾਮਨਾਮਮਨੋਰਮੰ॥ਬਦਿਅੰਮ੍ਰਿਤਤਤਮਇ
ਅੰ॥ਨਦਨੋਤਿਜਸਿਮਰਣੇਨਜਨਮਜਰਾਧਿਮਰਣਭਇਅੰ॥੧॥ਰਹਾਉ॥ਇਛ
ਸਿਜਮਾਦੁਪਰਾਭਯੰਜਸੁਸ੍ਵਸਤਿਸੁਕ੍ਰਿਤਕ੍ਰਿਤੰ॥ਭਵਭੂਤਭਾਵਸਮਬ੍ਹਿਅੰਪਰਮੰ
ਪ੍ਰਸੰਨਮਿਦੰ॥੨॥ਲੋਭਾਦਿਦ੍ਰਿਸਟਿਪਰਗ੍ਰਿਹੰਜਦਿਬਿਧਿਆਚਰਣੰ॥ਤਜਿਸ
ਕਲਦੁਹਕ੍ਰਿਤਦੁਰਮਤੀਭਜੁਚਕ੍ਰਧਰਸਰਣੰ॥੩॥ਹਰਿਭਗਤਨਿਜਨਿਹਕੇਵਲ
ਰਿਦਕਰਮਣਾਬਚਸਾ॥ਜੋਗੇਨਕਿੰਜਗੇਨਕਿੰਦਾਨੇਨਕਿੰਤਪਸਾ॥੪॥ਗੋਬਿੰਦ
ਗੋਬਿੰਦੇਤਿਜਪਿਨਰਸਕਲਸਿਧਿਪਦੰ॥ਜੈਦੇਵਆਇਉਤਸਸਫੁਟੰਭਵ
ਭੂਤਸਰਬਗਤੰ॥੫॥੧॥

੧ਓ ਸਤਿਨਾਮੁਕਰਤਾਪੁਰਖੁਨਿਰਭਉਨਿਰਵੈਰੁ
ਅਕਾਲਮੂਰਤਿਅਜੂਨੀਸੈਭੰਗੁਰਪ੍ਰਸਾਦਿ॥
ਰਾਗੁਦੇਵਗੰਧਾਰੀਮਹਲਾ੪ ਘਰੁ੧ ॥ਸੇਵਕਜਨਬਨੇਠਾਕੁਰਲਿਵਲਾਗੇ॥
ਜੋਤੁਮਰਾਜਸੁਕਹਤੇਗੁਰਮਤਿਤਿਨਮੁਖਭਾਗਸਭਾਗੇ॥੧॥ਰਹਾਉ॥ਟੂਟੇਮਾਇਆ
ਕੇਬੰਧਨਫਾਹੇਹਰਿਰਾਮਨਾਮਲਿਵਲਾਗੇ॥ਹਮਰਾਮਨੁਮੋਹਿਓਗੁਰਿਮੋਹਨਿਹਮਬਿ
ਸਮਭਈਮੁਖਿਲਾਗੇ॥੧॥ਸਗਲੀਰੈਣਿਸੋਈਅੰਧਿਆਰੀਗੁਰਕਿੰਚਤਕਿਰਪਾ
ਜਾਗੇ॥ਜਨਨਾਨਕਕੇਪ੍ਰਭਸੁੰਦਰਸੁਆਮੀਮੋਹਿਤੁਮਸਰਿਅਵਰੁਨਲਾਗੇ॥੨॥੧॥
ਦੇਵਗੰਧਾਰੀ॥ ॥ਮੇਰੋਸੁੰਦਰੁਕਹਹੁਮਿਲੈਕਿਤੁਗਲੀ॥ਹਰਿਕੇਸੰਤਬਤਾਵ
ਹੁਮਾਰਗੁਹਮਪੀਛੈਲਾਗਿਚਲੀ॥੧॥ਰਹਾਉ॥ਪ੍ਰਿਅਕੇਬਚਨਸੁਖਾਨੇਹੀਅਰੈਇ
ਹਚਾਲਬਨੀਹੈਭਲੀ॥ਲਟੁਰੀਮਧੁਰੀਠਾਕੁਰਭਾਈਓਹਸੁੰਦਰਿਹਰਿਢੁਲਿਮਿਲੀ
॥੧॥ਏਕੋਪ੍ਰਿਉਸਖੀਆਸਭਪ੍ਰਿਅਕੀਜੋਭਾਵੈਪਿਰਸਾਭਲੀ॥ਨਾਨਕੁਗਰੀਬੁਕਿ
ਆਕਰੈਬਿਚਾਰਾਹਰਿਭਾਵੈਤਿਤੁਰਾਹਿਚਲੀ॥੨॥੨॥ਦੇਵਗੰਧਾਰੀ॥
ਮੇਰੇਮਨਮੁਖਿਹਰਿਹਰਿਹਰਿਬੋਲੀਐ॥ਗੁਰਮੁਖਿਰੰਗਿਚਲੂਲੈਰਾਤੀਹਰਿਪ੍ਰੇਮਭੀ
ਨੀਚੋਲੀਐ॥੧॥ਰਹਾਉ॥ਹਉਫਿਰਉਦਿਵਾਨੀਆਵਲਬਾਵਲਤਿਸੁਕਾਰ
ਣਿਹਰਿਢੋਲੀਐ॥ਕੋਈਮੇਲੈਮੇਰਾਪ੍ਰੀਤਮੁਪਿਆਰਾਹਮਤਿਸਕੀਗੁਲਗੋਲੀਐ॥
੧॥ਸਤਿਗੁਰੁਪੁਰਖੁਮਨਾਵਹੁਅਪੁਨਾਹਰਿਅੰਮ੍ਰਿਤੁਪੀਝੋਲੀਐ॥ਗੁਰਪ੍ਰਸਾਦਿਜਨ
ਨਾਨਕਪਾਇਆਹਰਿਲਾਧਾਦੇਹਟੋਲੀਐ॥੨॥੩॥ਦੇਵਗੰਧਾਰੀ॥
ਅਬਹਮਚਲੀਠਾਕੁਰਪਹਿਹਾਰਿ॥ਜਬਹਮਸਰਣਿਪ੍ਰਭੂਕੀਆਈਰਾਖੁਪ੍ਰਭੂਭਾਵੈ
ਮਾਰਿ॥੧॥ਰਹਾਉ॥ਲੋਕਨਕੀਚਤੁਰਾਈਉਪਮਾਤੇਬੈਸੰਤਰਿਜਾਰਿ॥ਕੋਈਭਲਾਕ
ਉਭਾਵੈਬੁਰਾਕਹਉਹਮਤਨੁਦੀਓਹੈਢਾਰਿ॥੧॥ਜੋਆਵਤਸਰਣਿਠਾਕੁਰਪ੍ਰਭੁਤੁ
ਮਰੀਤਿਸੁਰਾਖਹੁਕਿਰਪਾਧਾਰਿ॥ਜਨਨਾਨਕਸਰਣਿਤੁਮ੍ਹਾਰੀਹਰਿਜੀਉਰਾਖਹੁਲਾਜ
ਮੁਰਾਰਿ॥੨॥੪॥ਦੇਵਗੰਧਾਰੀ॥ ॥ਹਰਿਗੁਣਗਾਵੈਹਉਤਿਸੁਬਲਿਹਾਰੀ॥
ਦੇਖਿਦੇਖਿਜੀਵਾਸਾਧਗੁਰਦਰਸਨੁਜਿਸੁਹਿਰਦੈਨਾਮੁਮੁਰਾਰੀ॥੧॥ਰਹਾਉ॥ਤੁਮ

ਪਵਿਤ੍ਰਪਾਵਨਪੁਰਖਪ੍ਰਭਸੁਆਮੀਹਮਕਿਉਕਰਿਮਿਲਹਜੂਠਾਰੀ॥ਹਮਰੈਜੀਇਹੋ
ਰੁਮੁਖਿਹੋਰੁਹੋਤਹੈਹਮਕਰਮਹੀਣਕੂੜਿਆਰੀ॥੧॥ਹਮਰੀਮੁਦ੍ਰਨਾਮੁਹਰਿਸੁਆਮੀਰਿ
ਦਅੰਤਰਿਦੁਸਟਦੁਸਟਾਰੀ॥ਜਿਉਭਾਵੈਤਿਉਰਾਖਹੁਸੁਆਮੀਜਨਨਾਨਕਸਰਣਿ
ਤੁਮਾਰੀ॥੨॥੫॥ਦੇਵਗੰਧਾਰੀ॥ ॥ਹਰਿਕੇਨਾਮਬਿਨਾਸੁੰਦਰਿਹੈਨਕਟੀ॥
ਜਿਉਬੇਸੁਆਕੇਘਰਿਪੂਤੁਜਮਤੁਹੈਤਿਸੁਨਾਮੁਪਰਿਓਹੈਧ੍ਰਕਟੀ॥੧॥ਰਹਾਉ॥ਜਿ
ਨਕੈਹਿਰਦੈਨਾਹਿਹਰਿਸੁਆਮੀਤੇਬਿਗੜਰੂਪਬੇਰਕਟੀ॥ਜਿਉਨਿਗੁਰਾਬਹੁਬਾ
ਤਾਜਾਣੈਓਹੁਹਰਿਦਰਗਹਹੈਭ੍ਰਸਟੀ॥੧॥ਜਿਨਕਉਦਇਆਲੁਹੋਆਮੇਰਾਸੁਆਮੀ
ਤਿਨਾਸਾਧਜਨਾਪਗਚਟੀ॥ਨਾਨਕਪਤਿਤਪਵਿਤਮਿਲਿਸੰਗਤਿਗੁਰਸਤਿਗੁ
ਰਪਾਛੈਛੁਕਟੀ॥੨॥੬॥ ਛਕਾ੧
ਦੇਵਗੰਧਾਰੀਮਹਲਾ੫ ਘਰੁ੨ ੧ਓ ਸਤਿਗੁਰਪ੍ਰਸਾਦਿ॥
ਮਾਈਗੁਰਚਰਣੀਚਿਤੁਲਾਈਐ॥ਪ੍ਰਭੁਹੋਇਕ੍ਰਿਪਾਲੁਕਮਲੁਪਰਗਾਸੇਸਦਾਸ
ਦਾਹਰਿਧਿਆਈਐ॥੧॥ਰਹਾਉ॥ਅੰਤਰਿਏਕੋਬਾਹਰਿਏਕੋਸਭਮਹਿਏਕੁਸਮਾਈ
ਐ॥ਘਟਿਅਵਘਟਿਰਵਿਆਸਭਠਾਈਹਰਿਪੂਰਨਬ੍ਰਹਮੁਦਿਖਾਈਐ॥੧॥
ਉਸਤਤਿਕਰਹਿਸੇਵਕਮੁਨਿਕੇਤੇਤੇਰਾਅੰਤੁਨਕਤਹੂਪਾਈਐ॥ਸੁਖਦਾਤੇਦੁਖਭੰਜ
ਨਸੁਆਮੀਜਨਨਾਨਕਸਦਬਲਿਜਾਈਐ॥੨॥੧॥ਦੇਵਗੰਧਾਰੀ॥
ਮਾਈਹੋਨਹਾਰਸੋਹੋਈਐ॥ਰਾਚਿਰਹਿਓਰਚਨਾਪ੍ਰਭੁਅਪਨੀਕਹਾਲਾਭੁਕਹਾਖੋ
ਈਐ॥੧॥ਰਹਾਉ॥ਕਹਫੂਲਹਿਆਨੰਦਬਿਖੈਸੋਗਕਬਹਸਨੋਕਬਰੋਈਐ॥
ਕਬਹੂਮੈਲੁਭਰੇਅਭਿਮਾਨੀਕਬਸਾਧੂਸੰਗਿਧੋਈਐ॥੧॥ਕੋਇਨਮੇਟੈਪ੍ਰਭਕਾਕੀ
ਆਦੂਸਰਨਾਹੀਅਲੋਈਐ॥ਕਹੁਨਾਨਕਤਿਸੁਗੁਰਬਲਿਹਾਰੀਜਿਹਪ੍ਰਸਾਦਿਸੁ
ਖਿਸੋਈਐ॥੨॥੨॥ਦੇਵਗੰਧਾਰੀ॥ ॥ਮਾਈਸੁਨਤਸੋਚਭੈਡਰਤ॥ਮੇਰ
ਤੇਰਤਜਉਅਭਿਮਾਨਾਸਰਨਿਸੁਆਮੀਕੀਪਰਤ॥੧॥ਰਹਾਉ॥ਜੋਜੋਕਹੈਸੋਈਭ
ਲਮਾਨਉਨਾਹਿਨਕਾਬੋਲਕਰਤ॥ਨਿਮਖਨਬਿਸਰਉਹੀਏਮੋਰੇਤੇਬਿਸਰਤਜਾ
ਈਹਉਮਰਤ॥੧॥ਸੁਖਦਾਈਪੂਰਨਪ੍ਰਭੁਕਰਤਾਮੇਰੀਬਹੁਤੁਇਆਨਪਜਰਤਾਨਿ

ਰਗੁਨਿਕਛੂਪਿਖੁਲਪੀਣਨਾਨਕਹਉਆਨਦਭੂਪਸੁਆਮੀਭਗਤਾ॥੨॥੩॥ਦੇਵਗੰਧਾਰੀ
॥ਮਨਹਰਿਕੀਰਤਿਕਰਿਸਦਹੂੰ॥ਗਾਵਤਸੁਨਤਜਪਤਉਧਾਰੈਬਰਨਅਬਰਨਾਸ
ਭਹੂੰ॥੧॥ਰਹਾਉ॥ਜਹਤੇਉਪਜਿਓਤਹੀਸਮਾਇਓਇਹਬਿਧਿਜਾਨੀਤਬਹੂੰ॥ਜਹਾਜਹਾ
ਇਹਦੇਹੀਧਾਰੀਰਹਨੁਨਪਾਇਓਕਬਹੂੰ॥੧॥ਸੁਖੁਆਇਓਭੈਭਰਮਬਿਨਾਸੇਕ੍ਰਿਪਾਲਹੂ
ਏਪ੍ਰਭਜਬਹੂ॥ਕਹੁਨਾਨਕਮੇਰੇਪੂਰੇਮਨੋਰਥਸਾਧਸੰਗਿਤਜਿਲਬਹੂੰ॥੨॥੪॥ਦੇਵ
ਗੰਧਾਰੀ॥ ॥ਮਨਜਿਉਅਪੁਨੇਪ੍ਰਭਭਾਵਉ॥ਨੀਚਹੁਨੀਚੁਨੀਚੁਅਤਿਨਾਨ੍ਹਾਹੋ
ਇਗਰੀਬੁਬੁਲਾਵਉ॥੧॥ਰਹਾਉ॥ਅਨਿਕਅਡੰਬਰਮਾਇਆਕੇਬਿਰਥੇਤਾਸਿਉਪ੍ਰੀਤਿ
ਘਟਾਵਉ॥ਜਿਉਅਪੁਨੋਸੁਆਮੀਸੁਖੁਮਾਨੈਤਾਮਹਿਸੋਭਾਪਾਵਉ॥੧॥ਦਾਸਨਦਾਸ
ਰੇਣੁਦਾਸਨਕੀਜਨਕੀਟਹਲਕਮਾਵਉ॥ਸਰਬਸੂਖਬਡਿਆਈਨਾਨਕਜੀਵਉਮੁਖਹੁ
ਬੁਲਾਵਉ॥੨॥੫॥ਦੇਵਗੰਧਾਰੀ॥ ॥ਪ੍ਰਭਜੀਤਉਪ੍ਰਸਾਦਿਭ੍ਰਮੁਡਾਰਿਓ॥ਤੁ
ਮਰੀਕ੍ਰਿਪਾਤੇਸਭੁਕੋਅਪਨਾਮਨਮਹਿਇਹੈਬੀਚਾਰਿਓ॥੧॥ਰਹਾਉ॥ਕੋਟਿਪਰਾਧਮਿ
ਟੇਤੇਰੀਸੇਵਾਦਰਸਨਿਦੂਖੁਉਤਾਰਿਓ॥ਨਾਮੁਜਪਤਮਹਾਸੁਖੁਪਾਇਓਚਿੰਤਾਰੋਗੁਬਿਦਾ
ਰਿਓ॥੧॥ਕਾਮੁਕ੍ਰੋਧੁਲੋਭੁਝੂਠੁਨਿੰਦਾਸਾਧੂਸੰਗਿਬਿਸਾਰਿਓ॥ਮਾਇਆਬੰਧਕਾਟੇਕਿ
ਰਪਾਨਿਧਿਨਾਨਕਆਪਿਉਧਾਰਿਓ॥੨॥੬॥ਦੇਵਗੰਧਾਰੀ॥ ॥ਮਨਸਗਲਸਿਆ
ਨਪਰਹੀ॥ਕਰਨਕਰਾਵਨਹਾਰਸੁਆਮੀਨਾਨਕਓਟਗਹੀ॥੧॥ਰਹਾਉ॥ਆਪੁਮੇਟਿਪ
ਏਸਰਣਾਈਇਹਮਤਿਸਾਧੂਕਹੀ॥ਪ੍ਰਭਕੀਆਗਿਆਮਾਨਿਸੁਖੁਪਾਇਆਭਰਮੁਅਧੇ
ਰਾਲਹੀ॥੧॥ਜਾਨਪ੍ਰਬੀਨਸੁਆਮੀਪ੍ਰਭਮੇਰੇਸਰਣਿਤੁਮਾਰੀਅਹੀ॥ਖਿਨਮਹਿਥਾਪਿਉ
ਥਾਪਨਹਾਰੇਕੁਦਰਤਿਕੀਮਨਪਹੀ॥੨॥੭॥ਦੇਵਗੰਧਾਰੀਮਹਲਾ ੫ ॥ਹਰਿ
ਪ੍ਰਾਨਪ੍ਰਭੂਸੁਖਦਾਤੇ॥ਗੁਰਪ੍ਰਸਾਦਿਕਾਹੂਜਾਤੇ॥੧॥ਰਹਾਉ॥ਸੰਤਤੁਮਾਰੇਤੁਮਰੇਪ੍ਰੀਤਮ
ਤਿਨਕਉਕਾਲਨਖਾਤੇ॥ਰੰਗਿਤੁਮਾਰੈਲਾਲਭਏਹੈਰਾਮਨਾਮਰਸਿਮਾਤੇ॥੧॥ਮਹਾਕਿ
ਲਬਿਖਕੋਟਿਦੋਖਰੋਗਾਪ੍ਰਭਦ੍ਰਿਸਟਿਤੁਹਾਰੀਹਾਤੇ॥ਸੋਵਤਜਾਗਿਹਰਿਹਰਿਹਰਿਗਾ
ਇਆਨਾਨਕਗੁਰਚਰਨਪਰਾਤੇ॥੨॥੮॥ਦੇਵਗੰਧਾਰੀਮਃ ੫ ॥ਸੋਪ੍ਰਭੁਜਤਕਤ
ਪੇਖਿਓਨੈਣੀ॥ਸੁਖਦਾਈਜੀਅਨਕੋਦਾਤਾਅੰਮ੍ਰਿਤੁਜਾਕੀਬੈਣੀ॥੧॥ਰਹਾਉ॥ਅ

ਗਿਆਨੁਅੰਧੇਰਾਸੰਤੀਕਾਟਿਆਜੀਅਦਾਨੁਗੁਰਦੈਣੀ॥ਕਰਿਕਿਰਪਾਕਰਿਲੀਨੋਅਪੁ
ਨਾਜਲਤੇਸੀਤਲਹੋਣੀ॥੧॥ਕਰਮੁਧਰਮੁਕਿਛੁਉਪਜਿਨਆਇਓਨਹਉਪਜੀਨਿਰਮ
ਲਕਰਣੀ॥ਛਾਡਿਸਿਆਨਪਸੰਜਮਨਾਨਕਲਾਗੋਗੁਰਕੀਚਰਣੀ॥੨॥੯॥ਦੇਵਗੰਧਾ
ਰੀਮਃ ੫ ॥ਹਰਿਰਾਮਨਾਮੁਜਪਿਲਾਹਾ॥ਗਤਿਪਾਵਹਿਸੁਖਸਹਜਅਨੰਦਾਕਾਟੇਜ
ਮਕੇਫਾਹਾ॥੧॥ਰਹਾਉ॥ਖੋਜਤਖੋਜਤਖੋਜਿਬੀਚਾਰਿਓਹਰਿਸੰਤਜਨਾਪਹਿਆਹਾ॥
ਤਿਨਾਪਰਾਪਤਿਏਹੁਨਿਧਾਨਾਜਿਨਕੈਕਰਮਿਲਿਖਾਹਾ॥੧॥ਸੇਬਡਭਾਗੀਸੇਪਤਿਵੰਤੇ
ਸੇਈਪੂਰੇਸਾਹਾ॥ਸੁੰਦਰਸੁਘੜਸਰੂਪਤੇਨਾਨਕਜਿਨਹਰਿਹਰਿਨਾਮੁਵਿਸਾਹਾ॥੨॥੧੦॥
॥ਦੇਵਗੰਧਾਰੀਮਃ ੫ ॥ਮਨਕਹਅਹੰਕਾਰਿਅਫਾਰਾ॥ਦੁਰਗੰਧਅਪਵਿਤ੍ਰਅਪਾ
ਵਨਭੀਤਰਿਜੋਦੀਸੈਸੋਛਾਰਾ॥੧॥ਰਹਾਉ॥ਜਿਨਿਕੀਆਤਿਸੁਸਿਮਰਿਪਰਾਨੀਜੀਉ
ਪ੍ਰਾਨਜਿਨਿਧਾਰਾ॥ਤਿਸਹਿਤਿਆਗਿਅਵਰਲਪਟਾਵਹਿਮਰਿਜਨਮਹਿਮੁਗਧਗਵਾਰ
॥੧॥ਅੰਧਗੁੰਗਪਿੰਗੁਲਮਤਿਹੀਨਾਪ੍ਰਭਰਾਖਹੁਰਾਖਨਹਾਰਾ॥ਕਰਨਕਰਾਵਨਹਾਰਸਮਰ
ਥਾਕਿਆਨਾਨਕਜੰਤਬਿਚਾਰਾ॥੨॥੧੧॥ਦੇਵਗੰਧਾਰੀਮਃ ੫ ॥ਸੋਪ੍ਰਭੁਨੇਰੈਹੂਤੇਨੇ
ਰੈ॥ਸਿਮਰਿਧਿਆਇਗਾਇਗੁਨਗੋਬਿੰਦਦਿਨੁਰੈਨਿਸਾਝਸਵੇਰੈ॥੧॥ਰਹਾਉ॥ਉਧਰੁ
ਦੇਹਦੁਲਭਸਾਧੂਸੰਗਿਹਰਿਹਰਿਨਾਮੁਜਪੇਰੈ॥ਘਰੀਨਮੁਹਤੁਨਚਸਾਬਿਲੰਬਹੁਕਾਲੁ
ਨਿਤਹਿਨਿਤਹੇਰੈ॥੧॥ਅੰਧਬਿਲਾਤੇਕਾਢਹੁਕਰਤੇਕਿਆਨਾਹੀਘਰਿਤੇਰੈ॥ਨਾਮੁਅ
ਧਾਰੁਦੀਜੈਨਾਨਕਕਉਆਨਦਸੂਖਘਨੇਰੈ॥੨॥੧੨॥ਦੇਵਗੰਧਾਰੀਮਃ ੫ ॥
ਮਨਗੁਰਮਿਲਿਨਾਮੁਅਰਾਧਿਓ॥ਸੂਖਸਹਜਆਨੰਦਮੰਗਲਰਸਜੀਵਨਕਾਮੂਲੁਬਾ
ਧਿਓ॥੧॥ਰਹਾਉ॥ਕਰਿਕਿਰਪਾਅਪੁਨਾਦਾਸੁਕੀਨੋਕਾਟੇਮਾਇਆਫਾਧਿਓ॥ਭਾਉਭ
ਗਤਿਗਾਇਗੁਣਗੋਬਿਦਜਮਕਾਮਾਰਗੁਸਾਧਿਓ॥੧॥ਭਇਓਅਨੁਗ੍ਰਹੁਮਿਟਿਓ
ਮੋਰਚਾਅਮੋਲਪਦਾਰਥੁਲਾਧਿਓ॥ਬਲਿਹਾਰੈਨਾਨਕਲਖਬੇਰਾਮੇਰੇਠਾਕੁਰਅਗਮ
ਅਗਾਧਿਓ॥੨॥੧੩॥ਦੇਵਗੰਧਾਰੀਮਃ ੫ ॥ਮਾਈਜੋਪ੍ਰਭਕੇਗੁਨਗਾਵੈ॥ਸਫ
ਲਆਇਆਜੀਵਨਫਲੁਤਾਕੋਪਾਰਬ੍ਰਹਮਲਿਵਲਾਵੈ॥੧॥ਰਹਾਉ॥ਸੁੰਦਰੁਸੁਘੜੁ
ਸੂਰੁਸੋਬੇਤਾਜੋਸਾਧੂਸੰਗੁਪਾਵੈ॥ਨਾਮੁਉਚਾਰੁਕਰੇਹਰਿਰਸਨਾਬਹੁੜਿਨਜੋਨੀਧਾਵੈ॥੧॥

ਪੂਰਨਬ੍ਰਹਮੁਰਵਿਆਮਨਤਨਮਾਹਿਆਨਨਦ੍ਰਿਸਟੀਆਵੈ॥ਨਰਕਰੋਗਨਹੀਹੋਵਤਜਨ
ਸੰਗਿਨਾਨਕਜਿਸੁਲੜਿਲਾਵੈ॥੨॥੧੪॥ਦੇਵਗੰਧਾਰੀਮਃ ੫ ॥ਚੰਚਲੁਸੁਪਨੈ
ਹੀਉਰਝਾਇਓ॥ਇਤਨੀਨਬੂਝੈਕਬਹੂਚਲਨਾਬਿਕਲਭਇਓਸੰਗਿਮਾਇਓ॥
ਰਹਾਉ॥ਕੁਸਮਰੰਗਸੰਗਰਸਿਰਚਿਆਬਿਖਿਆਏਕਉਪਾਇਓ॥ਲੋਭਸੁਨੈਮਨਿਸੁਖੁ
ਕਰਿਮਾਨੈਬੇਗਿਤਹਾਉਠਿਧਾਇਓ॥੧॥ਫਿਰਤਫਿਰਤਬਹੁਤੁਸ੍ਰਮੁਪਾਇਓਸੰਤਦੁਆ
ਰੈਆਇਓ॥ਕਰੀਕ੍ਰਿਪਾਪਾਰਬ੍ਰਹਮਿਸੁਆਮੀਨਾਨਕਲੀਓਸਮਾਇਓ॥੨॥੧੫॥ਦੇਵ
ਗੰਧਾਰੀਮਃ ੫ ॥ਸਰਬਸੁਖਾਗੁਰਚਰਨਾ॥ਕਲਿਮਲਡਾਰਨਮਨਹਿਸਧਾਰਨ
ਇਹਆਸਰਮੋਹਿਤਰਨਾ॥੧॥ਰਹਾਉ॥ਪੂਜਾਅਰਚਾਸੇਵਾਬੰਦਨਇਹੈਟਹਲਮੋਹਿਕਰ
ਨਾ॥ਬਿਗਸੈਮਨੁਹੋਵੈਪਰਗਾਸਾਬਹੁਰਿਨਗਰਭੈਪਰਨਾ॥੧॥ਸਫਲਮੂਰਤਿਪਰਸਉ
ਸੰਤਨਕੀਇਹੈਧਿਆਨਾਧਰਨਾ॥ਭਇਓਕ੍ਰਿਪਾਲੁਠਾਕੁਰੁਨਾਨਕਕਉਪਰਿਓਸਾਧ
ਸਰਨਾ॥੨॥੧੬॥ਦੇਵਗੰਧਾਰੀਮਹਲਾ ੫ ॥ਅਪੁਨੇਹਰਿਪਹਿਬਿਨਤੀਕਹੀ
ਐ॥ਚਾਰਪਦਾਰਥਅਨਦਮੰਗਲਨਿਧਿਸੁਖਸਹਜਸਿਧਿਲਹੀਐ॥੧॥ਰਹਾਉ॥
ਮਾਨੁਤਿਆਗਿਹਰਿਚਰਨੀਲਾਗਉਤਿਸੁਪ੍ਰਭਅੰਚਲੁਗਹੀਐ॥ਆਂਚਨਲਾਗੈਅ
ਗਨਸਾਗਰਤੇਸਰਨਿਸੁਆਮੀਕੀਅਹੀਐ॥੧॥ਕੋਟਿਪਰਾਧਮਹਾਅਕ੍ਰਿਤਘਨਬ
ਹੁਰਿਬਹੁਰਿਪ੍ਰਭਸਹੀਐ॥ਕਰੁਣਾਮੈਪੂਰਨਪਰਮੇਸੁਰਨਾਨਕਤਿਸੁਸਰਨਹੀਐ॥੨॥
੧੭॥ਦੇਵਗੰਧਾਰੀਮਃ ੫ ॥ਗੁਰਕੇਚਰਨਰਿਦੈਪਰਵੇਸਾ॥ਰੋਗਸੋਗਸਭਿਦੂਖ
ਬਿਨਾਸੇਉਤਰੇਸਗਲਕਲੇਸਾ॥੧॥ਰਹਾਉ॥ਜਨਮਜਨਮਕੇਕਿਲਬਿਖਨਾਸਹਿਕੋ
ਟਿਮਜਨਇਸਨਾਨਾ॥ਨਾਮੁਨਿਧਾਨੁਗਾਵਤਗੁਣਗੋਬਿੰਦਲਾਗੋਸਹਜਿਧਿਆਨਾ॥
੧॥ਕਰਿਕਿਰਪਾਅਪੁਨਾਦਾਸੁਕੀਨੋਬੰਧਨਤੋਰਿਨਿਰਾਰੇ॥ਜਪਿਜਪਿਨਾਮੁਜੀਵਾਤੇਰੀਬਾ
ਣੀਨਾਨਕਦਾਸਬਲਿਹਾਰੇ॥੨॥੧੮॥ਛਕੇ ੩ ॥ਦੇਵਗੰਧਾਰੀਮਹਲਾ ੫ ॥
ਮਾਈਪ੍ਰਭਕੇਚਰਨਨਿਹਾਰਉ॥ਕਰਹੁਅਨੁਗ੍ਰਹੁਸੁਆਮੀਮੇਰੇਮਨਤੇਕਬਹੁਨਡਾਰਉ
॥੧॥ਰਹਾਉ॥ਸਾਧੂਧੂਰਿਲਾਈਮੁਖਿਮਸਤਕਿਕਾਮਕ੍ਰੋਧਬਿਖੁਜਾਰਉ॥ਸਭਤੇਨੀਚਾ
ਤਮਕਰਿਮਾਨਉਮਨਮਾਹਿਇਹੁਸੁਖੁਧਾਰਉ॥੧॥ਗੁਨਗਾਵਹਠਾਕੁਰਅਬਿਨਾਸੀ

ਕਲਮਲਸਗਲੇਝਾਰਉ॥ਨਾਮੁਨਿਧਾਨੁਨਾਨਕਦਾਨੁਪਾਵਉਕੰਠਿਲਾਇਉਰਿਧਾਰਉ॥੨
ਦੇਵਗੰਧਾਰੀਮਹਲਾ ੫ ॥ਪ੍ਰਭਜੀਉਪੇਖਉਦਰਸੁਤੁਮਾਰਾ॥ਸੁੰਦਰਧਿਆਨੁਧਾ
ਰੁਦਿਨੁਰੈਨੀਜੀਅਪ੍ਰਾਨਤੇਪਿਆਰਾ॥੧॥ਰਹਾਉ॥ਸਾਸਤ੍ਰਬੇਦਪੁਰਾਨਅਵਿਲੋਕੇਸਿ
ਮ੍ਰਿਤਿਤਤੁਬੀਚਾਰਾ॥ਦੀਨਾਨਾਥਪ੍ਰਾਨਪਤਿਪੂਰਨਭਵਜਲਉਧਰਨਹਾਰਾ॥੧॥ਆ
ਦਿਜੁਗਾਦਿਭਗਤਜਨਸੇਵਕਤਾਕੀਬਿਖੈਅਧਾਰਾ॥ਤਿਨਜਨਕੀਧੂਰਿਬਾਛੈਨਿਤ
ਨਾਨਕੁਪਰਮੇਸਰੁਦੇਵਨਹਾਰਾ॥੨॥੨੦॥ਦੇਵਗੰਧਾਰੀਮਹਲਾ ੫ ॥ਤੇਰਾਜਨੁ
ਰਾਮਰਸਾਇਣਿਮਾਤਾ॥ਪ੍ਰੇਮਰਸਾਨਿਧਿਜਾਕਉਉਪਜੀਛੋਡਿਨਕਤਹੂਜਾਤਾ॥੧॥
ਰਹਾਉ॥ਬੈਠਤਹਰਿਹਰਿਸੋਵਤਹਰਿਹਰਿਹਰਿਰਸੁਭੋਜਨੁਖਾਤਾ॥ਅਠਸਠਿਤੀਰਥਮ
ਜਨੁਕੀਨੋਸਾਧੂਧੂਰੀਨਾਤਾ॥੧॥ਸਫਲੁਜਨਮੁਹਰਿਜਨਕਾਉਪਜਿਆਜਿਨਿਕੀਨੋ
ਸਉਤੁਬਿਧਾਤਾ॥ਸਗਲਸਮੂਹਲੈਉਧਰੇਨਾਨਕਪੂਰਨਬ੍ਰਹਮੁਪਛਾਤਾ॥੨॥੨੧॥
ਦੇਵਗੰਧਾਰੀਮਹਲਾ ੫ ॥ਮਾਈਗੁਰਬਿਨੁਗਿਆਨੁਨਪਾਈਐ॥ਅਨਿਕਪ੍ਰ
ਕਾਰਫਿਰਤਬਿਲਲਾਤੇਮਿਲਤਨਹੀਗੋਸਾਈਐ॥੧॥ਰਹਾਉ॥ਮੋਹਰੋਗਸੋਗਤ
ਨੁਬਾਧਿਓਬਹੁਜੋਨੀਭਰਮਾਈਐ॥ਟਿਕਨੁਨਪਾਵੈਬਿਨੁਸਤਸੰਗਤਿਕਿਸੁਆਗੈ
ਜਾਇਰੂਆਈਐ॥੧॥ਕਰੈਅਨੁਗ੍ਰਹੁਸੁਆਮੀਮੇਰਾਸਾਧਚਰਨਚਿਤੁਲਾਈਐ॥
ਸੰਕਟਘੋਰਕਟੇਖਿਨਭੀਤਰਿਨਾਨਕਹਰਿਦਰਸਿਸਮਾਈਐ॥੨॥੨੨॥ਦੇਵਗੰਧਾ
ਰੀਮਹਲਾ ੫ ॥ਠਾਕੁਰਹੋਏਆਪਿਦਇਆਲ॥ਭਈਕਲਿਆਣਅਨੰਦਰੂ
ਪਹੋਈਹੈਉਬਰੇਬਾਲਗੁਪਾਲ॥ਰਹਾਉ॥ਦੁਇਕਰਿਜੋੜਿਕਰੀਬੇਨੰਤੀਪਾਰਬ੍ਰਹਮ
ਮਨਿਧਿਆਇਆ॥ਹਾਥਦੇਇਰਾਖੇਪਰਮੇਸੁਰਿਸਗਲਾਦੁਰਤੁਮਿਟਾਇਆ॥੧॥
ਵਰਨਾਰੀਮਿਲਿਮੰਗਲਗਾਇਆਠਾਕੁਰਕਾਜੈਕਾਰੁ॥ਕਹੁਨਾਨਕਜਨਕਉਬਲਿ
ਜਾਈਐਜੋਸਭਨਕਰੇਉਧਾਰੁ॥੨॥੨੩॥
ੴ ਸਤਿਗੁਰਪ੍ਰਸਾਦਿ॥ਦੇਵਗੰਧਾਰੀਮਹਲਾ
੫॥ਅਪਨੇਸਤਿਗੁਰ ਪਹਿ ਬਿਨਉਕਹਿਆ॥ਭਏਕ੍ਰਿਪਾਲਦਇਆਲਦੁਖਭੰ
ਜਨਮੇਰਾਸਗਲਅੰਦੇਸਰਾਗਇਆ॥ਰਹਾਉ॥ਹਮਪਾਪੀਪਾਖੰਡੀਲੋਭੀਹਮਰਾਗੁ

ਨਾਮਦਾਨੁਸਭੁਸਹਿਆ॥ਕਰੁਮਸਤਕਿਧਾਰਿਸਾਜਿਨਿਵਾਜੇਮੁਏਦੁਸਟਜੋਖਾਇ
ਆ॥੧॥ਪਰਉਪਕਾਰੀਸਰਬਸਧਾਰੀਸਫਲਦਰਸਨਸਹਜਾਇਆ॥ਕਹੁਨਾਨਕ
ਨਿਰਗੁਣਕਉਦਾਤਾਚਰਣਕਮਲਉਰਧਾਰਿਆ॥੨॥੨੪॥ਦੇਵਗੰਧਾਰੀਮਹਲਾ
੫॥ਅਨਾਥਨਾਥਪ੍ਰਭਹਮਾਰੇ॥ਸਰਨਿਆਇਓਰਾਖਨਹਾਰੇ॥ਰਹਾਉ॥ਸਰਬ
ਪਾਖਰਾਖੁਮੁਰਾਰੇ॥ਆਗੈਪਾਛੈਅੰਤੀਵਾਰੇ॥੧॥ਜਬਚਿਤਵਉਤਬਤੁਹਾਰੇ॥ਉਨ
ਸੰਮ੍ਹਾਰਿਮੇਰਾਮਨੁਸਧਾਰੇ॥੨॥ਸੁਨਿਗਾਵਉਗੁਰਬਚਨਾਰੇ॥ਬਲਿਬਲਿਜਾਉਸ
ਧਦਰਸਾਰੇ॥੩॥ਮਨਮਹਿਰਾਖਉਏਕਅਸਾਰੇ॥ਨਾਨਕਪ੍ਰਭਮੇਰੇਕਰਨੈਹਾਰੇ॥੪॥੨੫॥
ਦੇਵਗੰਧਾਰੀਮਹਲਾ੫॥ਪ੍ਰਭਇਹੈਮਨੋਰਥੁਮੇਰਾ॥ਕ੍ਰਿਪਾਨਿਧਾਨਦਇਆਲ
ਮੋਹਿਦੀਜੈਕਰਿਸੰਤਨਕਾਚੇਰਾ॥ਰਹਾਉ॥ਪ੍ਰਾਤਹਕਾਲਲਾਗਉਜਨਚਰਨੀਨਿਸ
ਬਾਸੁਰਦਰਸੁਪਾਵਉ॥ਤਨੁਮਨੁਅਰਪਿਕਰਉਜਨਸੇਵਾਰਸਨਾਹਰਿਗੁਨਗਾਵਉ
॥੧॥ਸਾਸਿਸਾਸਿਸਿਮਰਉਪ੍ਰਭੁਅਪੁਨਾਸੰਤਸੰਗਿਨਿਤਰਹੀਐ॥ਏਕੁਅਧਾਰੁਨਾ
ਮੁਧਨੁਮੋਰਾਅਨਦੁਨਾਨਕਇਹੁਲਹੀਐ॥੨॥੨੬॥

ਰਾਗੁਦੇਵਗੰਧਾਰੀਮਹਲਾ੫ ਘਰੁ੩ ੧ੴਸਤਿਗੁਰਪ੍ਰਸਾਦਿ॥

ਮੀਤਾਐਸੇਹਰਿਜੀਉਪਾਏ॥ਛੋਡਿਨਜਾਈਸਦਹੀਸੰਗੇਅਨਦਿਨੁਗੁਰਮਿਲਿਗਾ
ਏ॥੧॥ਰਹਾਉ॥ਮਿਲਿਓਮਨੋਹਰੁਸਰਬਸੁਖੈਨਾਤਿਆਗਿਨਕਤਹੂਜਾਏ॥ਅਨਿ
ਕਅਨਿਕਭਾਤਿਬਹੁਪੇਖੇਪ੍ਰਿਅਰੋਮਨਸਮਸਰਿਲਾਏ॥੧॥ਮੰਦਰਿਭਾਗੁਸੋਭਦੁਆ
ਰੈਅਨਹਤਰੁਣੁਝੁਣੁਲਾਏ॥ਕਹੁਨਾਨਕਸਦਾਰੰਗੁਮਾਣੇਗ੍ਰਿਹਪ੍ਰਿਅਥੀਤਿਸਦਥਾ
ਏ॥੨॥੧॥੨੭॥ਦੇਵਗੰਧਾਰੀਮ:੫॥ਦਰਸਨਨਾਮਕਉਮਨੁਆਛੈ॥ਭ੍ਰਮਿਆ
ਇਓਹੈਸਗਲਥਾਨਰੇਆਹਿਪਰਿਓਸੰਤਪਾਛੈ॥੧॥ਰਹਾਉ॥ਕਿਸੁਹਉਸੇਵੀਕਿਸੁ
ਆਰਾਧੀਜੋਦਿਸਟੈਸੋਗਾਛੈ॥ਸਾਧਸੰਗਤਿਕੀਸਰਨੀਪਰੀਐਚਰਣਰੇਨੁਮਨੁਬਾ
ਛੈ॥੧॥ਜੁਗਤਿਨਜਾਨਾਗੁਨੁਨਹੀਕੋਈਮਹਾਦੁਤਰੁਮਾਇਆਛੈ॥ਆਇਪਇਓਨਾ
ਨਕਗੁਰਚਰਨੀਤਉਉਤਰੀਸਗਲਦੁਰਾਛੈ॥੨॥੨॥੨੮॥ਦੇਵਗੰਧਾਰੀ੫॥
ਅੰਮ੍ਰਿਤਾਪ੍ਰਿਅਬਚਨਤੁਹਾਰੇ॥ਅਤਿਸੁੰਦਰਮਨਮੋਹਨਪਿਆਰੇਸਭਹੂਮਧਿ

ਨਿਰਾਰੇ॥੧॥ਰਹਾਉ॥ਰਾਜੁਨਚਾਹਉਮੁਕਤਿਨਚਾਹਉਮਨਿਪ੍ਰੀਤਿਚਰਨਕਮਲਾ
ਰੇ॥ਬ੍ਰਹਮਮਹੇਸਸਿਧਮੁਨਿਇੰਦ੍ਰਾਮੋਹਿਠਾਕੁਰਹੀਦਰਸਾਰੇ॥੧॥ਦੀਨੁਦੁਆਰੈਆ
ਇਓਠਾਕੁਰਸਰਨਿਪਰਿਓਸੰਤਹਾਰੇ॥ਕਹੁਨਾਨਕਪ੍ਰਭਮਿਲੇਮਨੋਹਰਮਨੁਸੀਤਲ
ਬਿਗਸਾਰੇ॥੨॥੩॥੨੯॥ਦੇਵਗੰਧਾਰੀਮਹਲਾ੫॥ਹਰਿਜਪਿਸੇਵਕੁਪਾ
ਰਿਉਤਾਰਿਓ॥ਦੀਨਦਇਆਲਭਏਪ੍ਰਭਅਪਨੇਬਹੁੜਿਜਨਮਿਨਹੀਮਾਰਿਓ॥੧॥ਰਹਾ
ਉ॥ਸਾਧਸੰਗਮਿਗੁਣਗਾਵਹਹਰਿਕੇਰਤਨਜਨਮੁਨਹੀਹਾਰਿਓ॥ਪ੍ਰਭਗੁਨਗਾਇਬਿਖੈ
ਬਨੁਤਰਿਆਕੁਲਹਸਮੂਹਉਧਾਰਿਓ॥੧॥ਚਰਨਕਮਲਬਸਿਆਰਿਦਭੀਤਰਿਸਾਸਿ
ਗਿਰਾਸਿਉਚਾਰਿਓ॥ਨਾਨਕਓਟਗਹੀਜਗਦੀਸੁਰਪੁਨਹਪੁਨਹਬਲਿਹਾਰਿਓ॥੨॥੪
॥੩੦॥

ਰਾਗੁਦੇਵਗੰਧਾਰੀਮਹਲਾ੫ ਘਰੁ੪ ੧ੴਸਤਿਗੁਰਪ੍ਰਸਾਦਿ॥

ਕਰਤਫਿਰੇਬਨਭੇਖਮੋਹਨਰਹਤਨਿਰਾਰ॥੧॥ਰਹਾਉ॥ਕਥਨਸੁਨਾਵਨਗੀਤਨੀਕੇਗਾਵਨ
ਮਨਮਹਿਧਰਤੇਗਾਰ॥੧॥ਅਤਿਸੁੰਦਰਬਹੁਚਤੁਰਸਿਆਨੇਬਿਦਿਆਰਸਨਾਚਾਰ॥
੨॥ਮਾਨਮੋਹਮੇਰਤੇਰਬਿਬਰਜਿਤਏਹੁਮਾਰਗੁਖੰਡੇਧਾਰ॥੩॥ਕਹੁਨਾਨਕਤਿਨਿਭਵਜ
ਲੁਤਰੀਅਲੇਪ੍ਰਭਕਿਰਪਾਸੰਤਸੰਗਾਰ॥੪॥੧॥੩੧॥

ਰਾਗੁਦੇਵਗੰਧਾਰੀਮਹਲਾ੫ ਘਰੁ੫ ੧ੴਸਤਿਗੁਰਪ੍ਰਸਾਦਿ॥

ਮੈਪੇਖਿਓਰੀਊਚਾਮੋਹਨੁਸਭਤੇਊਚਾ॥ਆਨਨਸਮਸਰਿਕੋਊਲਾਗੈਢੂਢਿਰਹੇਹਮਮੂਚ
ਾ॥੧॥ਰਹਾਉ॥ਬਹੁਬੇਅੰਤੁਅਤਿਬਡੋਗਾਹਰੋਥਾਹਨਹੀਅਗਹੂਚਾ॥ਤੋਲਿਨਤੁਲੀਐ
ਮੋਲਿਨਮੁਲੀਐਕਤਪਾਈਐਮਨਰੂਚਾ॥੧॥ਖੋਜਅਸੰਖਾਅਨਿਕਤਪੰਥਾਬਿਨੁਗੁਰਨ
ਹੀਪਹੂਚਾ॥ਕਹੁਨਾਨਕਕਿਰਪਾਕਰੀਠਾਕੁਰਮਿਲਿਸਾਧੂਰਸਭੂੰਚਾ॥੨॥੧॥੩੨॥ਦੇਵਗੰ
ਧਾਰੀਮਹਲਾ੫॥ਮੈਬਹੁਬਿਧਿਪੇਖਿਓਦੂਜਾਨਾਹੀਰੀਕੋਊ॥ਖੰਡਦੀਪਸਭਭੀਤ
ਰਿਰਵਿਆਪੂਰਿਰਹਿਓਸਭਲੋਊ॥੧॥ਰਹਾਉ॥ਅਗਮਅਗੰਮਾਕਵਨਮਹਿਮਾਮਨ
ਜੀਵੈਸੁਨਿਸੋਊ॥ਚਾਰਿਆਸਰਮਚਾਰਿਬਰੰਨਾਮੁਕਤਿਭਏਸੇਵਤੋਊ॥੧॥ਗੁਰਸਬ
ਦੁਦ੍ਰਿੜਾਇਆਪਰਮਪਦੁਪਾਇਆਦੁਤੀਅਗਏਸੁਖਹੋਊ॥ਕਹੁਨਾਨਕਭਵਸਾਗ

ਭੁਤਰਿਆਹਰਿਨਿਧਿਪਾਈਸਹਜੇਜੋਊ॥੨॥੨॥੩੩॥
ਰਾਗੁਦੇਵਗੰਧਾਰੀਮਹਲਾ੫ ਘਰੁ੬ ੴਸਤਿਗੁਰਪ੍ਰਸਾਦਿ॥
ਏਕੈਰੇਹਰਿਏਕੈਜਾਨ॥ਏਕੈਰੇਗੁਰਮੁਖਿਜਾਨ॥੧॥ਰਹਾਉ॥ਕਾਹੇਭ੍ਰਮਤਹਉਤੁਮਭ੍ਰਮਹੁਨ
ਭਾਈਰਵਿਆਰੇਰਵਿਆਸ੍ਰਬਥਾਨ॥੧॥ਜਿਉਬੈਸੰਤਰੁਕਾਸਟਮਝਾਰਿਬਿਨੁਸੰਜਮਨ
ਹੀਕਾਰਜਸਾਰਿ॥ਬਿਨੁਗੁਰਨਪਾਵੈਗੋਹਰਿਜੀਕੋਦੁਆਰ॥ਮਿਲਿਸੰਗਤਿਤਜਿਅਭਿ
ਮਾਨਕਹੁਨਾਨਕਪਾਏਹੈਪਰਮਨਿਧਾਨ॥੨॥੧॥੩੪॥ਦੇਵਗੰਧਾਰੀਮ: ੫
ਜਾਨੀਨਜਾਈਤਾਕੀਗਾਤਿ॥੧॥ਰਹਾਉ॥ਕਹਪੇਖਾਰਉਹਉਕਰਿਚਤੁਰਾਈਬਿਸਮਨ
ਬਿਸਮੇਕਹਨਕਹਾਤਿ॥੧॥ਗਣਗੰਧਰਬਸਿਧਿਅਰੁਸਾਧਿਕ॥ਸੁਰਿਨਰਦੇਵਬ੍ਰਹਮ
ਬ੍ਰਹਮਾਦਿਕ॥ਚਤੁਰਬੇਦਉਚਰਤਦਿਨੁਰਾਤਿ॥ਅਗਮਅਗਮਠਾਕੁਰੁਆਗਾਧਿ॥ਗੁ
ਨਬੇਅੰਤਬੇਅੰਤਭਨੁਨਾਨਕਕਹਨੁਨਜਾਈਪਰੈਪਰਾਤਿ॥੨॥੨॥੩੫॥ਦੇਵਗੰਧਾ
ਰੀਮਹਲਾ੫ ॥ਧਿਆਏਗਾਏਕਰਨੈਹਾਰਾ॥ਭਉਨਾਹੀਸੁਖਸਹਜਅਨੰਦਾਅਨਿ
ਕਓਹੀਰੇਏਕਸਮਾਰਾ॥੧॥ਰਹਾਉ॥ਸਫਲਮੂਰਤਿਗੁਰੁਮੇਰੈਮਾਥੈ॥ਜਤਕਤਪੇਖਉ
ਤਤਤਸਾਥੈ॥ਚਰਨਕਮਲਮੇਰੇਪ੍ਰਾਨਅਧਾਰਾ॥੧॥ਸਮਰਥਅਥਾਹਬਡਾਪ੍ਰਭੁਮੇਰਾ
ਘਟਘਟਅੰਤਰਿਸਾਹਿਬੁਨੇਰਾ॥ਤਾਕੀਸਰਨਿਆਸਰਪ੍ਰਭਨਾਨਕਜਾਕਾਅੰਤੁਨਪਾਰਾਵਾ
ਰਾ॥੨॥੩॥੩੬॥ਦੇਵਗੰਧਾਰੀਮਹਲਾ੫ ॥ਉਲਟੀਰੇਮਨਉਲਟੀਰੇ॥ਸਾਕਤ
ਸਿਉਕਰਿਉਲਟੀਰੇ॥ਝੂਠੈਕੀਰੇਝੂਠੁਪਰੀਤਿਛੁਟਕੀਰੇਮਨਛੁਟਕੀਰੇਸਾਕਤਸੰਗਿਨ
ਛੁਟਕੀਰੇ॥੧॥ਰਹਾਉ॥ਜਿਉਕਾਜਰਭਰਿਮੰਦਰੁਰਾਖਿਓਜੋਪੈਸੈਕਾਲੂਖੀਰੇ॥ਦੂਰਹੁ
ਤੇਭਾਗਿਗਇਓਹੈਜਿਸੁਗੁਰਮਿਲਿਛੁਟਕੀਤ੍ਰਿਕੁਟੀਰੇ॥੧॥ਮਾਗਉਦਾਨੁਕ੍ਰਿਪਾਲ
ਕ੍ਰਿਪਾਨਿਧਿਮੇਰਾਮੁਖੁਸਾਕਤਸੰਗਿਨਜੁਟਸੀਰੇ॥ਜਨਨਾਨਕਦਾਸਦਾਸਕੋਕਰੀਅਹੁਮੇ
ਰਾਮੂੰਡੁਸਾਧਪਗਾਹੇਠਿਰੁਲਸੀਰੇ॥੨॥੪॥੩੭॥
ਰਾਗੁਦੇਵਗੰਧਾਰੀਮਹਲਾ੫ ਘਰੁ੭ ੴਸਤਿਗੁਰਪ੍ਰਸਾਦਿ॥
ਸਭਦਿਨਕੇਸਮਰਥਪੰਥਬਿਠੁਲੇਹਉਬਲਿਬਲਿਜਾਉ॥ਗਾਵਨਭਾਵਨਸੰਤਨਤੋਰੈ
ਚਰਨਉਵਾਕੈਪਾਉ॥੧॥ਰਹਾਉ॥ਜਾਸਨਬਾਸਨਸਹਜਕੇਲਕਰੁਣਾਮੈ॥ਏਕਅਨੰ

ਅਨੂਪੈਠਾਉ॥੧॥ਰਿਧਿਸਿਧਿਨਿਧਿਕਰਤਲਜਗਜੀਵਨਸ੍ਰਬਨਾਥਅਨੇਕੈਨਾਉ॥ਦ
ਇਆਮਇਆਕਿਰਪਾਨਾਨਕਕਉਸੁਨਿਸੁਨਿਜਸੁਜੀਵਾਉ॥੨॥੧॥੩੮॥੬॥
੪੪॥
ੴਸਤਿਗੁਰਪ੍ਰਸਾਦਿ॥ ਰਾਗੁਦੇਵਗੰਧਾਰੀਮਹਲਾ੯
ਯਹਮਨੁਨੈਕਨਕਹਿਓਕਰੈ॥ਸੀਖਸਿਖਾਇਰਹਿਓਅਪਨੀਸੀਦੁਰਮਤਿਤੇਨਟਰੈ॥੧॥
ਰਹਾਉ॥ਮਦਿਮਾਇਆਕੈਭਇਓਬਾਵਰੋਹਰਿਜਸੁਨਹਿਉਚਰੈ॥ਕਰਿਪਰਪੰਚੁਜਗਤ
ਕਉਡਹਕੈਅਪਨੋਉਦਰੁਭਰੈ॥੧॥ਸੁਆਨਪੂਛਜਿਉਹੋਇਨਸੂਧੋਕਹਿਓਨਕਾਨਧਰੈ॥
ਕਹੁਨਾਨਕਭਜੁਰਾਮਨਾਮਨਿਤਜਾਤੇਕਾਜੁਸਰੈ॥੨॥੧॥ਦੇਵਗੰਧਾਰੀਮਹਲਾ੯ ॥
ਸਭਕਿਛੁਜੀਵਤਕੋਬਿਵਹਾਰ॥ਮਾਤਪਿਤਾਭਾਈਸੁਤਬੰਧਪਅਰੁਫੁਨਿਗ੍ਰਿਹਕੀ
ਨਾਰਿ॥੧॥ਰਹਾਉ॥ਤਨਤੇਪ੍ਰਾਨਹੋਤਜਬਨਿਆਰੇਟੇਰਤਪ੍ਰੇਤਿਪੁਕਾਰਿ॥ਆਧਘਰੀ
ਕੋਊਨਹਿਰਾਖੈਘਰਤੇਦੇਤਨਿਕਾਰਿ॥੧॥ਮ੍ਰਿਗਤ੍ਰਿਸਨਾਜਿਉਜਗਰਚਨਾਯਹਦੇਖਹੁ
ਰਿਦੈਬਿਚਾਰਿ॥ਕਹੁਨਾਨਕਭਜੁਰਾਮਨਾਮਨਿਤਜਾਤੇਹੋਤਉਧਾਰ॥੨॥੨॥ਦੇਵਗੰ
ਧਾਰੀਮਹਲਾ੯ ॥ਜਗਤਮੈਝੂਠੀਦੇਖੀਪ੍ਰੀਤਿ॥ਅਪਨੇਹੀਸੁਖਸਿਉਸਭ
ਲਾਗੇਕਿਆਦਾਰਾਕਿਆਮੀਤ॥੧॥ਰਹਾਉ॥ਮੇਰਉਮੇਰਉਸਭੈਕਹਤਹੈਹਿਤਸਿਉ
ਬਾਧਿਓਚੀਤ॥ਅੰਤਿਕਾਲਿਸੰਗੀਨਹਕੋਊਇਹਅਚਰਜਹੈਰੀਤਿ॥੧॥ਮਨਮੂਰਖ
ਅਜਹੂਨਹਸਮਝਤਸਿਖਦੈਹਾਰਿਓਨੀਤ॥ਨਾਨਕਭਉਜਲੁਪਾਰਿਪਰੈਜਉਗਾ
ਵੈਪ੍ਰਭਕੇਗੀਤ॥੨॥੩॥੬॥੩੮॥੪੧॥

੧ੴ ਸਤਿਨਾਮੁਕਰਤਾਪੁਰਖੁਨਿਰਭਉਨਿਰਵੈਰੁ
ਅਕਾਲਮੂਰਤਿਅਜੂਨੀਸੈਭੰਗੁਰਪ੍ਰਸਾਦਿ॥
ਰਾਗੁਬਿਹਾਗੜਾਮਹਲਾ੫ ਘਰੁ ੨ ਚਉਪਦੇ॥ ॥ਦੂਤਨਸੰਗਰੀਆਭੁ
ਇਅੰਗਨਿਬਸਰੀਆ॥ਅਨਿਕਉਪਰੀਆ॥੧॥ਤਉਮੈਹਰਿਹਰਿਕਰੀਆ॥ਤਉਸੁਖਸ
ਹਜਰੀਆ॥੧॥ਰਹਾਉ॥ਮਿਥਨਮੋਹਰੀਆ॥ਅਨਕਉਮੇਰੀਆ॥ਵਿਚਿਘੂਮਨਘਿਰੀ
ਆ॥੨॥ਸਗਲਬਟਰੀਆ॥ਬਿਰਖਇਕਤਰੀਆ॥ਬਹੁਬੰਧਹਿਪਰੀਆ॥੩॥ਥਿਰੁ
ਸਾਧਸਫਰੀਆ॥ਜਹਕੀਰਤਨੁਹਰੀਆ॥ਨਾਨਕਸਰਨਰੀਆ॥੪॥੧॥

੧ੴ ਸਤਿਗੁਰਪ੍ਰਸਾਦਿ॥ ਰਾਗੁਬਿਹਾਗੜਾਮਹਲਾ ੯ ॥ਹਰਿਕੀ
ਤਿਨਹਿਕੋਊਜਾਨੈ॥ਜੋਗੀਜਤੀਤਪੀਪਚਿਹਾਰੇਅਰੁਬਹੁਲੋਗਸਿਆਨੇ॥੧॥ਰਹਾ
ਉ॥ਛਿਨਮਹਿਰਾਉਰੰਕਕਉਕਰਈਰਾਉਰੰਕਕਰਿਡਾਰੇ॥ਰੀਤੇਭਰੇਭਰੇਸਖਨਾਵੈਯਹ
ਕੋਬਿਵਹਾਰੋ॥੧॥ਅਪਨੀਮਾਇਆਆਪਿਪਸਾਰੀਆਪਹਿਦੇਖਨਹਾਰਾ॥ਨਾਨਾਰੂ
ਪਧਰੈਬਹੁਰੰਗੀਸਭਤੇਰਹੈਨਿਆਰਾ॥੨॥ਅਗਨਤਅਪਾਰੁਅਲਖਨਿਰੰਜਨਜਿਹ
ਭੁਜਗੁਭਰਮਾਇਓ॥ਸਗਲਭਰਮਤਜਿਨਾਨਕਪ੍ਰਾਣੀਚਰਨਿਤਾਹਿਚਿਤੁਲਾਇ
ਓ॥੩॥੧॥੨॥

ਰਾਗੁਬਿਹਾਗੜਾਛੰਤਮਹਲਾ ੪ ਘਰੁ੧ ੧ੴ ਸਤਿਗੁਰਪ੍ਰਸਾਦਿ॥
ਹਰਿਹਰਿਨਾਮੁਧਿਆਈਐਮੇਰੀਜਿੰਦੁੜੀਏਗੁਰਮੁਖਿਨਾਮੁਅਮੋਲੇਰਾਮ॥ਹਰਿਰਸਿਬਿ
ਧਾਹਰਿਮਨੁਪਿਆਰਾਮਨੁਹਰਿਰਸਿਨਾਮਿਝਕੋਲੇਰਾਮ॥ਗੁਰਮਤਿਮਨੁਠਹਰਾਈਐਮੇ
ਰੀਜਿੰਦੁੜੀਏਅਨਤਨਕਾਹੂਡੋਲੇਰਾਮ॥ਮਨਚਿੰਦਿਅੜਾਫਲੁਪਾਇਆਹਰਿਪ੍ਰਭੁ
ਗੁਣਨਾਨਕਬਾਣੀਬੋਲੇਰਾਮ॥੧॥ਗੁਰਮਤਿਮਨਿਅੰਮ੍ਰਿਤੁਵੁਠੜਾਮੇਰੀਜਿੰਦੁੜੀਏ
ਮੁਖਿਅੰਮ੍ਰਿਤਬੈਣਅਲਾਏਰਾਮ॥ਅੰਮ੍ਰਿਤਬਾਣੀਭਗਤਜਨਾਕੀਮੇਰੀਜਿੰਦੁੜੀਏ
ਮਨਿਸੁਣੀਐਹਰਿਲਿਵਲਾਏਰਾਮ॥ਚਿਰੀਵਿਛੁੰਨਾਹਰਿਪ੍ਰਭੁਪਾਇਆਗਲਿ
ਲਿਆਸਹਜਿਸੁਭਾਏਰਾਮ॥ਜਨਨਾਨਕਮਨਿਅਨਦੁਭਇਆਹੈਮੇਰੀਜਿੰਦੁੜੀਏ

ਅਨਹਤਸਬਦਵਜਾਏਰਾਮ॥੨॥ਸਖੀਸਹੇਲੀਮੇਰੀਆਮੇਰੀਜਿੰਦੁੜੀਏਕੋਈਹ
ਰਿਪ੍ਰਭੁਆਣਿਮਿਲਾਵੈਰਾਮ॥ਹਉਮਨੁਦੇਵਉਤਿਸੁਆਪਣਾਮੇਰੀਜਿੰਦੁੜੀਏਹ
ਰਿਪ੍ਰਭਕੀਹਰਿਕਥਾਸੁਣਾਵੈਰਾਮ॥ਗੁਰਮੁਖਿਸਦਾਅਰਾਧਿਹਰਿਮੇਰੀਜਿੰਦੁੜੀਏ
ਮਨਚਿੰਦਿਅੜਾਫਲੁਪਾਵੈਰਾਮ॥ਨਾਨਕਭਜੁਹਰਿਸਰਣਾਗਤੀਮੇਰੀਜਿੰਦੁੜੀਏ
ਵਡਭਾਗੀਨਾਮੁਧਿਆਵੈਰਾਮ॥੩॥ਕਰਿਕਿਰਪਾਪ੍ਰਭੁਆਇਮਿਲੁਮੇਰੀਜਿੰਦੁੜੀਏ
ਗੁਰਮਤਿਨਾਮੁਪਰਗਾਸੇਰਾਮ॥ਹਉਹਰਿਬਾਝੁਉਡੀਣੀਆਮੇਰੀਜਿੰਦੁੜੀਏਜਿਉ
ਜਲਬਿਨੁਕਮਲਉਦਾਸੇਰਾਮ॥ਗੁਰਿਪੂਰੈਮੇਲਾਇਆਮੇਰੀਜਿੰਦੁੜੀਏਹਰਿਸਜਣੁ
ਹਰਿਪ੍ਰਭੁਪਾਸੇਰਾਮ॥ਧਨੁਧਨੁਗੁਰੂਹਰਿਦਸਿਆਮੇਰੀਜਿੰਦੁੜੀਏਜਨਨਾਨਕਨਾਮਿ
ਬਿਗਾਸੇਰਾਮ॥੪॥੧॥ਬਿਹਾਗੜਾਮਹਲਾ ੪ ॥ਅੰਮ੍ਰਿਤੁਹਰਿਹਰਿਨਾਮੁਹੈਮੇ
ਰੀਜਿੰਦੁੜੀਏਅੰਮ੍ਰਿਤੁਗੁਰਮਤਿਪਾਏਰਾਮ॥ਹਉਮੈਮਾਇਆਬਿਖੁਹੈਮੇਰੀਜਿੰਦੁੜੀ
ਏਹਰਿਅੰਮ੍ਰਿਤਿਬਿਖੁਲਹਿਜਾਏਰਾਮ॥ਮਨੁਸੁਕਾਹਰਿਆਹੋਇਆਮੇਰੀਜਿੰਦੁੜੀ
ਏਹਰਿਹਰਿਨਾਮੁਧਿਆਏਰਾਮ॥ਹਰਿਭਾਗਵਡੇਲਿਖਿਪਾਇਆਮੇਰੀਜਿੰਦੁੜੀਏ
ਜਨਨਾਨਕਨਾਮਿਸਮਾਏਰਾਮ॥੧॥ਹਰਿਸੇਤੀਮਨੁਬੇਧਿਆਮੇਰੀਜਿੰਦੁੜੀਏਜਿਉ
ਬਾਲਕਲਗਿਦੁਧਖੀਰੇਰਾਮ॥ਹਰਿਬਿਨੁਸਾਂਤਿਨਪਾਈਐਮੇਰੀਜਿੰਦੁੜੀਏਜਿ
ਉਚਾਤ੍ਰਿਕੁਜਲਬਿਨੁਟੇਰੇਰਾਮ॥ਸਤਿਗੁਰਸਰਣੀਜਾਇਪਉਮੇਰੀਜਿੰਦੁੜੀਏ
ਗੁਣਦਸੇਹਰਿਪ੍ਰਭਕੇਰੇਰਾਮ॥ਜਨਨਾਨਕਹਰਿਮੇਲਾਇਆਮੇਰੀਜਿੰਦੁੜੀਏਘਰਿ
ਵਜੇਸਬਦਘਣੇਰੇਰਾਮ॥੨॥ਮਨਮੁਖਿਹਉਮੈਵਿਛੁੜੇਮੇਰੀਜਿੰਦੁੜੀਏਬਿਖੁ
ਬਾਧੇਹਉਮੈਜਾਲੇਰਾਮ॥ਜਿਉਪੰਖੀਕਪੋਤਿਆਪੁਬਨਾਇਆਮੇਰੀਜਿੰਦੁੜੀਏ
ਤਿਉਮਨਮੁਖਸਭਿਵਸਿਕਾਲੇਰਾਮ॥ਜੋਮੋਹਿਮਾਇਆਚਿਤੁਲਾਇਦੇਮੇਰੀਜਿੰਦੁ
ੜੀਏਸੇਮਨਮੁਖਮੂੜਬਿਤਾਲੇਰਾਮ॥ਜਨਤ੍ਰਾਹਿਤ੍ਰਾਹਿਸਰਣਾਗਤੀਮੇਰੀਜਿੰਦੁੜੀ
ਏਗੁਰਨਾਨਕਹਰਿਰਖਵਾਲੇਰਾਮ॥੩॥ਹਰਿਜਨਹਰਿਲਿਵਉਬਰੇਮੇਰੀਜਿੰਦੁੜੀ
ਏਧੁਰਿਭਾਗਵਡੇਹਰਿਪਾਇਆਰਾਮ॥ਹਰਿਹਰਿਨਾਮੁਪੋਤੁਹੈਮੇਰੀਜਿੰਦੁੜੀਏਗੁਰ
ਖੇਵਟੁਸਬਦਿਤਰਾਇਆਰਾਮ॥ਹਰਿਹਰਿਪੁਰਖੁਦਇਆਲੁਹੈਮੇਰੀਜਿੰਦੁੜੀਏ

ਏਗੁਰਸਤਿਗੁਰਮੀਠਲਗਾਈਆਰਾਮ॥ਕਰਿਕਿਰਪਾਸੁਣਿਬੇਨਤੀਹਰਿਹਰਿਜਨ
ਨਾਨਕਨਾਮੁਧਿਆਇਆਰਾਮ॥੪॥੨॥ਬਿਹਾਗੜਾਮਹਲਾ ੪ ॥ਜਗਿ
ਸੁਕ੍ਰਿਤੁਕੀਰਤਿਨਾਮੁਹੈਮੇਰੀਜਿੰਦੁੜੀਏਹਰਿਕੀਰਤਿਹਰਿਮਨਿਧਾਰੇਰਾਮ॥ਹਰਿਹਰਿ
ਨਾਮੁਪਵਿਤ੍ਰੁਹੈਮੇਰੀਜਿੰਦੁੜੀਏਜਪਿਹਰਿਹਰਿਨਾਮੁਉਧਾਰੇਰਾਮ॥ਸਭਕਿਲਵਿਖ
ਪਾਪਦੁਖਕਟਿਆਮੇਰੀਜਿੰਦੁੜੀਏਮਲੁਗੁਰਮੁਖਿਨਾਮਿਉਤਾਰੇਰਾਮ॥ਵਡਪੁੰਨੀ
ਹਰਿਧਿਆਇਆਜਨਨਾਨਕਹਮਮੂਰਖਮੁਗਧਨਿਸਤਾਰੇਰਾਮ॥੧॥ਜੋਹਰਿਨਾਮੁਧਿ
ਆਇਦੇਮੇਰੀਜਿੰਦੁੜੀਏਤਿਨਾਪੰਚੇਵਸਗਤਿਆਏਰਾਮ॥ਅੰਤਰਿਨਵਨਿਧਿ
ਨਾਮੁਹੈਮੇਰੀਜਿੰਦੁੜੀਏਗੁਰੁਸਤਿਗੁਰੁਅਲਖੁਲਖਾਏਰਾਮ॥ਗੁਰਿਆਸਾਮ
ਸਾਪੂਰੀਆਮੇਰੀਜਿੰਦੁੜੀਏਹਰਿਮਿਲਿਆਭੁਖਸਭਜਾਏਰਾਮ॥ਧੁਰਿਮਸਤ
ਕਿਹਰਿਪ੍ਰਭਿਲਿਖਿਆਮੇਰੀਜਿੰਦੁੜੀਏਜਨਨਾਨਕਹਰਿਗੁਣਗਾਏਰਾਮ॥੨॥
ਹਮਪਾਪੀਬਲਵੰਚੀਆਮੇਰੀਜਿੰਦੁੜੀਏਪਰਦ੍ਰੋਹੀਠਗਮਾਇਆਰਾਮ॥ਵਡ
ਭਾਗੀਗੁਰੁਪਾਇਆਮੇਰੀਜਿੰਦੁੜੀਏਗੁਰਿਪੂਰੈਗਤਿਮਿਤਿਪਾਇਆਰਾਮ॥ਗੁ
ਰਿਅੰਮ੍ਰਿਤੁਹਰਿਮੁਖਿਚੋਇਆਮੇਰੀਜਿੰਦੁੜੀਏਫਿਰਿਮਰਦਾਬਹੁੜਿਜੀਵਾ
ਇਆਰਾਮ॥ਜਨਨਾਨਕਸਤਿਗੁਰਜੋਮਿਲੇਮੇਰੀਜਿੰਦੁੜੀਏਤਿਨਕੇਸਭਦੁ
ਖਗਵਾਇਆਰਾਮ॥੩॥ਅਤਿਊਤਮੁਹਰਿਨਾਮੁਹੈਮੇਰੀਜਿੰਦੁੜੀਏਜਿਤੁਜਪਿ
ਐਪਾਪਗਵਾਤੇਰਾਮ॥ਪਤਿਤਪਵਿਤ੍ਰਗੁਰਿਹਰਿਕੀਏਮੇਰੀਜਿੰਦੁੜੀਏਚਹੁਕੁੰਟ
ਚਹੁਜੁਗਿਜਾਤੇਰਾਮ॥ਹਉਮੈਮੈਲੁਸਭਉਤਰੀਮੇਰੀਜਿੰਦੁੜੀਏਹਰਿਅੰਮ੍ਰਿਤਿ
ਰਿਸਰਿਨਾਤੇਰਾਮ॥ਅਪਰਾਧੀਪਾਪੀਉਧਰੇਮੇਰੀਜਿੰਦੁੜੀਏਜਨਨਾਨਕਖਿਨੁ
ਰਿਰਾਤੇਰਾਮ॥੪॥੩॥ਬਿਹਾਗੜਾਮਹਲਾ ੪ ॥ਹਉਬਲਿਹਾਰੀਤਿਨ
ਉਮੇਰੀਜਿੰਦੁੜੀਏਜਿਨਹਰਿਹਰਿਨਾਮੁਅਧਾਰੋਰਾਮ॥ਗੁਰਿਸਤਿਗੁਰਿਨਾਮੁਦਿ
ੜਾਇਆਮੇਰੀਜਿੰਦੁੜੀਏਬਿਖੁਭਉਜਲੁਤਾਰਣਹਾਰੋਰਾਮ॥ਜਿਨਇਕਮਨਿ
ਰਿਧਿਆਇਆਮੇਰੀਜਿੰਦੁੜੀਏਤਿਨਸੰਤਜਨਾਜੈਕਾਰੋਰਾਮ॥ਨਾਨਕਹਰਿ
ਪਿਸੁਖੁਪਾਇਆਮੇਰੀਜਿੰਦੁੜੀਏਸਭਿਦੂਖਨਿਵਾਰਣਹਾਰੋਰਾਮ॥੧॥ਜਾਰਸਨ

ਧਨੁਧੰਨੁਹੈਮੇਰੀਜਿੰਦੁੜੀਏਗੁਣਗਾਵੈਹਰਿਪ੍ਰਭਕੇਰੇਰਾਮ॥ਤੇਸ੍ਰਵਨਭਲੇਸੋਭ
ਨੀਕਹਹਿਮੇਰੀਜਿੰਦੁੜੀਏਹਰਿਕੀਰਤਨੁਸੁਣਹਿਹਰਿਤੇਰੇਰਾਮ॥ਸੋਸੀਸੁਭਲਾਪ
ਵਿਤ੍ਰਪਾਵਨੁਹੈਮੇਰੀਜਿੰਦੁੜੀਏਜੋਜਾਇਲਗੈਗੁਰਪੈਰੇਰਾਮ॥ਗੁਰਵਿਟਹੁਨਾ
ਨਕਵਾਰਿਆਮੇਰੀਜਿੰਦੁੜੀਏਜਿਨਿਹਰਿਹਰਿਨਾਮੁਚਿਤੇਰੇਰਾਮ॥੨॥ਤੇਨੇ
ਤ੍ਰਭਲੇਪਰਵਾਣੁਹਹਿਮੇਰੀਜਿੰਦੁੜੀਏਜੋਸਾਧੂਸਤਿਗੁਰੁਦੇਖਹਿਰਾਮ॥ਤੇਹਸ
ਤਪੁਨੀਤਪਵਿਤ੍ਰਹਹਿਮੇਰੀਜਿੰਦੁੜੀਏਜੋਹਰਿਜਸੁਹਰਿਹਰਿਲੇਖਹਿਰਾਮ॥ਤਿ
ਸੁਜਨਕੇਪਗਨਿਤਪੂਜੀਅਹਿਮੇਰੀਜਿੰਦੁੜੀਏਜੋਮਾਰਗਿਧਰਮਚਲੇਸਾਰਾ
ਮ॥ਨਾਨਕੁਤਿਨਵਿਟਹੁਵਾਰਿਆਮੇਰੀਜਿੰਦੁੜੀਏਹਰਿਸੁਣਿਹਰਿਨਾਮੁਮਨੇਸ
ਹਿਰਾਮ॥੩॥ਧਰਤਿਪਾਤਾਲੁਆਕਾਸੁਹੈਮੇਰੀਜਿੰਦੁੜੀਏਸਭਹਰਿਹਰਿਨਾਮੁ
ਧਿਆਵੈਰਾਮ॥ਪਉਣੁਪਾਣੀਬੈਸੰਤਰੋਮੇਰੀਜਿੰਦੁੜੀਏਨਿਤਹਰਿਹਰਿਹਰਿਜ
ਸੁਗਾਵੈਰਾਮ॥ਵਣੁਤ੍ਰਿਣੁਸਭੁਆਕਾਰੁਹੈਮੇਰੀਜਿੰਦੁੜੀਏਮੁਖਿਹਰਿਹਰਿਨਾਮੁ
ਧਿਆਵੈਰਾਮ॥ਨਾਨਕਤੇਹਰਿਦਰਿਪੈਨਾਇਆਮੇਰੀਜਿੰਦੁੜੀਏਜੋਗੁਰਮੁਖਿਭਗ
ਤਿਮਨੁਲਾਵੈਰਾਮ॥੪॥੪॥ਬਿਹਾਗੜਾਮਹਲਾ ੪ ॥ਜਿਨਹਰਿਹਰਿਨਾ
ਮੁਨਚੇਤਿਓਮੇਰੀਜਿੰਦੁੜੀਏਤੇਮਨਮੁਖਮੂੜਇਆਣੇਰਾਮ॥ਜੋਮੋਹਿਮਾਇਆ
ਚਿਤੁਲਾਇਦੇਮੇਰੀਜਿੰਦੁੜੀਏਸੇਅੰਤਿਗਏਪਛੁਤਾਣੇਰਾਮ॥ਹਰਿਦਰਗਹਢੋ
ਈਨਾਲਹਨਿਮੇਰੀਜਿੰਦੁੜੀਏਜੋਮਨਮੁਖਪਾਪਿਲੁਭਾਣੇਰਾਮ॥ਜਨਨਾਨਕਗੁ
ਰਮਿਲਿਉਬਰੇਮੇਰੀਜਿੰਦੁੜੀਏਹਰਿਜਪਿਹਰਿਨਾਮਿਸਮਾਣੇਰਾਮ॥੧॥ਸਭਿ
ਜਾਇਮਿਲਹੁਸਤਿਗੁਰੂਕਉਮੇਰੀਜਿੰਦੁੜੀਏਜੋਹਰਿਹਰਿਨਾਮੁਦ੍ਰਿੜਾਵੈਰਾਮ॥
ਹਰਿਜਪਦਿਆਖਿਨੁਢਿਲਨਕੀਜਈਮੇਰੀਜਿੰਦੁੜੀਏਮਤੁਕਿਜਾਪੈਸਾਹੁਆ
ਵੈਕਿਨਆਵੈਰਾਮ॥ਸਾਵੇਲਾਸੋਮੂਰਤੁਸਾਘੜੀਸੋਮੁਹਤੁਸਫਲੁਹੈਮੇਰੀਜਿੰਦੁ
ੜੀਏਜਿਤੁਹਰਿਮੇਰਾਚਿਤਿਆਵੈਰਾਮ॥ਜਨਨਾਨਕਨਾਮੁਧਿਆਇਆਮੇਰੀਜਿੰ
ਦੁੜੀਏਜਮਕੰਕਰੁਨੇੜਿਨਆਵੈਰਾਮ॥੨॥ਹਰਿਵੇਖੈਸੁਣੈਨਿਤਸਭੁਕਿਛੁ
ਮੇਰੀਜਿੰਦੁੜੀਏਸੋਡਰੈਜਿਨਿਪਾਪਕਮਤੇਰਾਮ॥ਜਿਸੁਅੰਤਰੁਹਿਰਦਾਸੁਧੁਹੈ

ਮੇਰੀਜਿੰਦੁੜੀਏਤਿਨਿਜਾਨਿਸਭਿਡਰਸੁਟਿਘਤੇਰਾਮ॥ਹਰਿਨਿਰਭਉਨਾਮੁਪਛਾ
ਣਿਆਮੇਰੀਜਿੰਦੁੜੀਏਸਭਿਦੁਖਮਾਰਨਦੁਸਟਕੁਪਤੇਰਾਮ॥ਗੁਰੁਪੂਰਾਨਾਨਕਿਸੇਵਿ
ਮੇਰੀਜਿੰਦੁੜੀਏਜਿਨਿਪੈਗੀਆਣਿਸਭਿਘਤੇਰਾਮ॥੨॥ਸੋਐਸਾਹਰਿਨਿਤਸੇਵੀ
ਮੇਰੀਜਿੰਦੁੜੀਏਜੋਸਭਦੂਸਾਹਿਬੁਵਡਾਰਾਮ॥ਜਿਨੀਇਕਮਨਿਇਕੁਅਰਾਧਿਆ
ਮੇਰੀਜਿੰਦੁੜੀਏਤਿਨਾਨਾਹੀਕਿਸੈਦੀਕਿਛੁਚੜਾਰਾਮ॥ਗੁਰਸੇਵਿਐਹਰਿਮਹਲੁਪਾ
ਇਆਮੇਰੀਜਿੰਦੁੜੀਏਝਖਮਾਰਨੁਸਭਿਨਿੰਦਕਘੰਡਾਰਾਮ॥ਜਨਨਾਨਕਨਾਮੁਧਿ
ਇਆਮੇਰੀਜਿੰਦੁੜੀਏਧੁਰਿਮਸਤਕਿਹਰਿਲਿਖਿਛਡਾਰਾਮ॥੪॥੫॥ਬਿਹਾਗੜਾਮ
ਹਲਾ੪॥ਸਭਿਜੀਅਤੇਰੇਤੂੰਵਰਤਦਾਮੇਰੇਹਰਿਪ੍ਰਭਤੂੰਜਾਣਹਿਜੋਜੀਇ
ਕਮਾਈਐਰਾਮ॥ਹਰਿਅੰਤਰਿਬਾਹਰਿਨਾਲਿਹੈਮੇਰੀਜਿੰਦੁੜੀਏਸਭਵੇਖੈਮਨਿਮੁ
ਕਰਾਈਐਰਾਮ॥ਮਨਮੁਖਾਨੋਹਰਿਦੂਰਿਹੈਮੇਰੀਜਿੰਦੁੜੀਏਸਭਬਿਰਥੀਘਾਲਗਵਾ
ਈਐਰਾਮ॥ਜਨਨਾਨਕਗੁਰਮੁਖਿਧਿਆਇਆਮੇਰੀਜਿੰਦੁੜੀਏਹਰਿਹਾਜਰੁਨਦ
ਰੀਆਈਐਰਾਮ॥੧॥ਸੇਭਗਤਸੇਸੇਵਕਮੇਰੀਜਿੰਦੁੜੀਏਜੋਪ੍ਰਭਮੇਰੇਮਨਿਭਾਵੇ
ਰਾਮ॥ਸੇਹਰਿਦਰਗਹਪੈਨਾਇਆਮੇਰੀਜਿੰਦੁੜੀਏਅਹਿਨਿਸਿਸਾਚਿਸਮਾਵੇਰਾ
ਤਿਨਕੈਸੰਗਿਮਲੁਉਤਰੈਮੇਰੀਜਿੰਦੁੜੀਏਰੰਗਿਰਾਤੇਨਦਰਿਨੀਸਾਣੇਰਾਮ॥ਨਾਨਕ
ਕੀਪ੍ਰਭਬੇਨਤੀਮੇਰੀਜਿੰਦੁੜੀਏਮਿਲਿਸਾਧੂਸੰਗਿਅਘਾਣੇਰਾਮ॥੨॥ਹੇਰਸਨਾ
ਜਪਿਗੋਬਿੰਦੋਮੇਰੀਜਿੰਦੁੜੀਏਜਪਿਹਰਿਹਰਿਤ੍ਰਿਸਨਾਜਾਏਰਾਮ॥ਜਿਸੁਦਇਆ
ਕਰੇਮੇਰਾਪਾਰਬ੍ਰਹਮੁਮੇਰੀਜਿੰਦੁੜੀਏਤਿਸੁਮਨਿਨਾਮੁਵਸਾਏਰਾਮ॥ਜਿਸੁਭੇਟੇਪੂਰਾ
ਸਤਿਗੁਰੂਮੇਰੀਜਿੰਦੁੜੀਏਸੋਹਰਿਧਨੁਨਿਧਿਪਾਏਰਾਮ॥ਵਡਭਾਗੀਸੰਗਤਿਮਿ
ਲੈਮੇਰੀਜਿੰਦੁੜੀਏਨਾਨਕਹਰਿਗੁਣਗਾਏਰਾਮ॥੩॥ਥਾਨਥਨੰਤਰਿਰਵਿਰਹਿਆ
ਮੇਰੀਜਿੰਦੁੜੀਏਪਾਰਬ੍ਰਹਮੁਪ੍ਰਭੁਦਾਤਾਰਾਮ॥ਤਾਕਾਅੰਤੁਨਪਾਈਐਮੇਰੀਜਿੰਦੁੜੀ
ਏਪੂਰਨਪੁਰਖੁਬਿਧਾਤਾਰਾਮ॥ਸਰਬਜੀਆਪ੍ਰਤਿਪਾਲਦਾਮੇਰੀਜਿੰਦੁੜੀਏਜਿਉ
ਬਾਲਕਪਿਤਮਾਤਾਰਾਮ॥ਸਹਸਸਿਆਣਪਨਹਮਿਲੈਮੇਰੀਜਿੰਦੁੜੀਏਜਨਨਾਨਕ
ਗੁਰਮੁਖਿਜਾਤਾਰਾਮ॥੪॥੬॥ ਛਕਾ੧

ਬਿਹਾਗੜਾਮਹਲਾ੫ਛੰਤਘਰੁ੧॥ ੴਸਤਿਗੁਰਪ੍ਰਸਾਦਿ॥
ਹਰਿਕਾਏਕੁਅਚੰਭਉਦੇਖਿਆਮੇਰੇਲਾਲਜੀਉਜੋਕਰੇਸੁਧਰਮਨਿਆਇਰਾਮ॥ਹਰਿਰੰ
ਗੁਅਖਾੜਾਪਾਇਓਨੁਮੇਰੇਲਾਲਜੀਉਆਵਣੁਜਾਣੁਸਬਾਇਰਾਮ॥ਆਵਣੁਤ
ਜਾਣਾਤਿਨਹਿਕੀਆਜਿਨਿਮੇਦਨਿਸਿਰਜੀਆ॥ਇਕਨਾਮੇਲਿਸਤਿਗੁਰੁਮਹ
ਲਿਬੁਲਾਏਇਕਿਭਰਮਿਭੁਲੇਫਿਰਦਿਆ॥ਅੰਤੁਤੇਰਾਤੂੰਹੈਜਾਣਹਿਤੂੰਸਭਮਹਿ
ਰਹਿਆਸਮਾਏ॥ਸਚੁਕਹੈਨਾਨਕੁਸੁਣਹੁਸੰਤਹੁਹਰਿਵਰਤੈਧਰਮਨਿਆਏ॥੧॥
ਆਵਹੁਮਿਲਹੁਸਹੇਲੀਹੋਮੇਰੇਲਾਲਜੀਉਹਰਿਹਰਿਨਾਮੁਅਰਾਧੇਰਾਮ॥ਕਰਿਸੇ
ਵਹੁਪੂਰਾਸਤਿਗੁਰੂਮੇਰੇਲਾਲਜੀਉਜਮਕਾਮਾਰਗੁਸਾਧੇਰਾਮ॥ਮਾਰਗੁਬਿਖੜਾ
ਸਾਧਿਗੁਰਮੁਖਿਹਰਿਦਰਗਹਸੋਭਾਪਾਈਐ॥ਜਿਨਕਉਬਿਧਾਤੈਧੁਰਹੁਲਿਖਿ
ਆਤਿਨਾਰੈਣਿਦਿਨੁਲਿਵਲਾਈਐ॥ਹਉਮੈਮਮਤਾਮੋਹੁਛੁਟਾਜਾਸੰਗਿਮਿਲਿ
ਆਸਾਧੇ॥ਜਨੁਕਹੈਨਾਨਕੁਮੁਕਤੁਹੋਆਹਰਿਹਰਿਨਾਮੁਅਰਾਧੇ॥੨॥ਕਰਿਜੋੜਿ
ਸੰਤਾਇਕਤ੍ਰਹੋਇਮੇਰੇਲਾਲਜੀਉਅਬਿਨਾਸੀਪੁਰਖੁਪੂਜੇਹਾਰਾਮ॥ਬਹੁਬਿਧਿਪੂ
ਜਾਖੋਜੀਆਮੇਰੇਲਾਲਜੀਉਇਹੁਮਨੁਤਨੁਸਭੁਅਰਪੇਹਾਰਾਮ॥ਮਨੁਤਨੁਧਨੁਸਭੁ
ਪ੍ਰਭੂਕੇਰਾ॥ਕਿਆਕੋਪੂਜਚੜਾਵਏ॥ਜਿਸੁਹੋਇਕ੍ਰਿਪਾਲੁਦਇਆਲੁਸੁਆਮੀਸੋ
ਪ੍ਰਭਅੰਕਿਸਮਾਵਏ॥ਭਾਗੁਮਸਤਕਿਹੋਇਜਿਸਕੈਤਿਸੁਗੁਰਨਾਲਿਸਨੇਹਾ॥ਜ
ਨੁਕਹੈਨਾਨਕੁਮਿਲਿਸਾਧਸੰਗਤਿਹਰਿਹਰਿਨਾਮੁਪੂਜੇਹਾ॥੩॥ਦਹਦਿਸਖੋਜਤਹ
ਮਫਿਰੇਮੇਰੇਲਾਲਜੀਉਹਰਿਪਾਇਅੜਾਘਰਿਆਏਰਾਮ॥ਹਰਿਮੰਦਰੁਹਰਿਜੀਉ
ਸਾਜਿਆਮੇਰੇਲਾਲਜੀਉਹਰਿਤਿਸੁਮਹਿਰਹਿਆਸਮਾਏਰਾਮ॥ਸਰਬੇਸਮਾਣਾ
ਆਪਿਸੁਆਮੀਗੁਰਮੁਖਿਪਰਗਟੁਹੋਇਆ॥ਮਿਟਿਆਅੰਧੇਰਾਦੂਖੁਨਾਠਾਅਮਿ
ਉਹਰਿਰਸੁਚੋਇਆ॥ਜਹਾਦੇਖਾਤਹਾਸੁਆਮੀਪਾਰਬ੍ਰਹਮੁਸਭਠਾਏ॥ਜਨੁਕਹੈਨਾਨ
ਕੁਸਤਿਗੁਰਿਮਿਲਾਇਆਹਰਿਪਾਇਅੜਾਘਰਿਆਏ॥੪॥੧॥ਬਿਹਾਗੜਾਮਹ
ਲਾ੫॥ ਅਤਿਪ੍ਰੀਤਮਮਨਮੋਹਨਾਘਟਸੋਹਨਾਪ੍ਰਾਨਅਧਾਰਾਰਾਮ॥ਸੁੰਦਰਸੋ
ਭਾਲਾਲਗੋਪਾਲਦਇਆਲਕੀਅਪਰਅਪਾਰਾਰਾਮ॥ਗੋਪਾਲਦਇਆਲਗੋ

ਬਿੰਦਲਾਲਨਮਿਲਹੁਕੰਤਨਿਮਾਣੀਆ॥ਨੈਨਤਰਸਨਦਰਸਪਰਸਨਹਨੀਦਰੈ
ਣਿਵਿਹਾਣੀਆ॥ਗਿਆਨਅੰਜਨਨਾਮਬਿੰਜਨਭਏਸਗਲਸੀਗਾਰਾ॥ਨਾਨਕੁਪ
ਇਅੰਪੈਸੰਤਜੰਪੈਮੇਲਿਕੰਤੁਹਮਾਰਾ॥੧॥ਲਖਉਲਾਹਨੇਮੋਹਿਹਰਿਜਬਲਗੁ
ਨਹਮਿਲੈਰਾਮ॥ਮਿਲਨਕਉਕਰਉਉਪਾਵਕਿਛੁਹਮਾਰਾਨਹਚਲੈਰਾਮ॥ਚਲਚਿ
ਤਬਿਤਅਨਿਤਪ੍ਰਿਆਬਿਨੁਕਵਨਬਿਧੀਨਧੀਜੀਐ॥ਖਾਨਪਾਨਸੀਗਾਰਬਿਰਥੇਹ
ਰਿਕੰਤਬਿਨੁਕਿਉਜੀਜੀਐ॥ਆਸਾਪਿਆਸੀਰੈਨਿਦਿਨੀਅਰੁਰਹਿਨਸਕੀਐਇ
ਕੁਤਿਲੈ॥ਨਾਨਕੁਪਇਅੰਪੈਸੰਤਦਾਸੀਤਉਪ੍ਰਸਾਦਿਮੇਰਾਪਿਰੁਮਿਲੈ॥੨॥ਸੇਜਏ
ਕਪ੍ਰਿਉਸੰਗਿਦਰਸੁਨਪਾਈਐਰਾਮ॥ਅਵਗਨਮੋਹਿਅਨੇਕਕਤਮਹਲਿਬੁਲਾ
ਈਐਰਾਮ॥ਨਿਰਗੁਨਿਨਿਮਾਣੀਅਨਾਥਿਬਿਨਵੈਮਿਲਹੁਪ੍ਰਭਕਿਰਪਾਨਿਧੇ॥ਭ੍ਰ
ਮਭੀਤਿਖੋਈਐਸਹਜਿਸੋਈਐਪ੍ਰਭਪਲਕਪੇਖਤਨਵਨਿਧੇ॥ਗ੍ਰਿਹਿਲਾਲੁਆ
ਵੈਮਹਲੁਪਾਵੈਮਿਲਿਸੰਗਿਮੰਗਲੁਗਾਈਐ॥ਨਾਨਕੁਪਇਅੰਪੈਸੰਤਸਰਣੀਮੋ
ਹਿਦਰਸੁਦਿਖਾਈਐ॥੩॥ਸੰਤਨਕੈਪ੍ਰਸਾਦਿਹਰਿਹਰਿਪਾਇਆਰਾਮ॥ਇਛਪੁੰਨੀ
ਮਨਿਸਾਂਤਿਤਪਤਿਬੁਝਾਇਆਰਾਮ॥ਸਫਲਾਸੁਦਿਨਸਰੈਣੇਸੁਹਾਵੀਅਨਦਮੰ
ਗਲਰਸੁਘਨਾ॥ਪ੍ਰਗਟੇਗੁਪਾਲਗੋਬਿੰਦਲਾਲਨਕਵਨਰਸਨਾਗੁਣਭਨਾ॥ਭ੍ਰ
ਮਲੋਭਮੋਹਬਿਕਾਰਥਾਕੇਮਿਲਿਸਖੀਮੰਗਲੁਗਾਇਆ॥ਨਾਨਕੁਪਇਅੰਪੈਸੰਤ
ਜੰਪੈਜਿਨਿਹਰਿਹਰਿਸੰਜੋਗਿਮਿਲਾਇਆ॥੪॥੨॥ਬਿਹਾਗੜਾਮਹਲਾ੫
॥ ਕਰਿਕਿਰਪਾਗੁਰਪਾਰਬ੍ਰਹਮਪੂਰੇਅਨਦਿਨੁਨਾਮੁਵਖਾਣਾਰਾਮ॥ਅੰਮ੍ਰਿਤਬਾ
ਣੀਉਚਰਾਹਰਿਜਸੁਮਿਠਾਲਾਗੈਤੇਰਾਭਾਣਾਰਾਮ॥ਕਰਿਦਇਆਮਇਆਗੋਪਾ
ਲਗੋਬਿੰਦਕੋਇਨਾਹੀਤੁਝਬਿਨਾ॥ਸਮਰਥਅਗਥਅਪਾਰਪੂਰਨਜੀਉਤਨੁਧ
ਨੁਤੁਮ੍ਹਮਨਾ॥ਮੂਰਖਮੁਗਧਅਨਾਥਚੰਚਲਬਲਹੀਨਨੀਚਅਜਾਣਾ॥ਬਿਨਵੰਤਿ
ਨਾਨਕਸਰਣਿਤੇਰੀਰਖਿਲੇਹੁਆਵਣਜਾਣਾ॥੧॥ਸਾਧਹਸਰਣੀਪਾਈਐਹਰਿ
ਜੀਉਗੁਣਗਾਵਹਹਰਿਨੀਤਾਰਾਮ॥ਧੂਰਿਭਗਤਨਕੀਮਨਿਤਨਿਲਗਉਹਰਿਜੀਉ
ਸਭਪਤਿਤਪੁਨੀਤਾਰਾਮ॥ਪਤਿਤਾਪੁਨੀਤਾਹੋਹਿਤਿਨਸੰਗਿਜਿਨਬਿਧਾਤਾਪਾਇ

ਆ॥ਨਾਮਰਤੇਜੀਅਦਾਤੇਨਿਤਦੇਹਿਚੜਹਿਸਵਾਇਆ॥ਰਿਧਿਸਿਧਿਨਵਨਿਧਿਹਰਿ
ਜਪਿਜਿਨੀਆਤਮੁਜੀਤਾ॥ਬਿਨਵੰਤਿਨਾਨਕੁਵਡਭਾਗਿਪਾਈਅਹਿਸਾਧਸਾਜ
ਨਮੀਤਾ॥੨॥ਜਿਨੀਸਚੁਵਣੰਜਿਆਹਰਿਜੀਉਸੇਪੂਰੇਸਾਹਾਰਾਮ॥ਬਹੁਤੁਖਜਾ
ਨਾਤਿੰਨਪਹਿਹਰਿਜੀਉਹਰਿਕੀਰਤਨੁਲਾਹਾਰਾਮ॥ਕਾਮੁਕ੍ਰੋਧੁਨਲੋਭੁਬਿਆਪੈਜੋਜ
ਨਪ੍ਰਭਸਿਉਰਾਤਿਆ॥ਏਕੁਜਾਨਹਿਏਕੁਮਾਨਹਿਰਾਮਕੈਰੰਗਿਮਾਤਿਆ॥ਲਗਿ
ਸੰਤਚਰਣੀਪੜੇਸਰਣੀਮਨਿਤਿਨਾਓਮਾਹਾ॥ਬਿਨਵੰਤਿਨਾਨਕੁਜਿਨਨਾਮੁਪ
ਲੈਸੇਈਸਚੇਸਾਹਾ॥੩॥ਨਾਨਕਸੋਈਸਿਮਰੀਐਹਰਿਜੀਉਜਾਕੀਕਲਧਾਰੀਆਰਾਮ॥
ਗੁਰਮੁਖਿਮਨਹੁਨਵੀਸਰੈਹਰਿਜੀਉਕਰਤਾਪੁਰਖੁਮੁਰਾਰੀਆਰਾਮ॥ਦੂਖੁਰੋਗੁਨਭਉਬਿ
ਆਪੈਜਿਨੀਹਰਿਹਰਿਧਿਆਇਆ॥ਸੰਤਪ੍ਰਸਾਦਿਤਰੇਭਵਜਲੁਪੂਰਬਿਲਿਖਿ
ਆਪਾਇਆ॥ਵਜੀਵਧਾਈਮਨਿਸਾਂਤਿਆਈਮਿਲਿਆਪੁਰਖੁਅਪਾਰੀਆ॥
ਬਿਨਵੰਤਿਨਾਨਕੁਸਿਮਰਿਹਰਿਹਰਿਇਛਪੁੰਨੀਹਮਾਰੀਆ॥੪॥੩॥

ਬਿਹਾਗੜਾਮਹਲਾ੫ ਘਰੁ੨ ੴਸਤਿਨਾਮੁਗੁਰਪ੍ਰਸਾਦਿ॥

ਵਧੁਸੁਖੁਰੈਨੜੀਏਪ੍ਰਿਅਪ੍ਰੇਮੁਲਗਾ॥ਘਟੁਦੁਖਨੀਦੜੀਏਪਰਸਉਸਦਾਪਗਾ॥
ਪਗਧੂਰਿਬਾਂਛਉਸਦਾਜਾਚਉਨਾਮਰਸਿਬੈਰਾਗਨੀ॥ਪ੍ਰਿਅਰੰਗਿਰਾਤੀਸਹਜ
ਮਾਤੀਮਹਾਦੁਰਮਤਿਤਿਆਗਨੀ॥ਗਹਿਭੁਜਾਲੀਨੀਪ੍ਰੇਮਭੀਨੀਮਿਲਨੁਪ੍ਰੀਤਮਸ
ਚਮਗਾ॥ਬਿਨਵੰਤਿਨਾਨਕਧਾਰਿਕਿਰਪਾਰਹਉਚਰਣਹਸੰਗਿਲਗਾ॥੧॥ਮੇਰੀਸ
ਖੀਸਹੇਲੜੀਹੋਪ੍ਰਭਕੈਚਰਣਿਲਗਹ॥ਮਨਿਪ੍ਰਿਅਪ੍ਰੇਮੁਘਣਾਹਰਿਕੀਭਗਤਿਮੰਗ
ਹ॥ਹਰਿਭਗਤਿਪਾਈਐਪ੍ਰਭੁਧਿਆਈਐਜਾਇਮਿਲੀਐਹਰਿਜਨਾ॥ਮਾਨੁਮੋਹੁ
ਬਿਕਾਰੁਤਜੀਐਅਰਪਿਤਨੁਧਨੁਇਹੁਮਨਾ॥ਬਡਪੁਰਖਪੂਰਨਗੁਣਸੰਪੂਰਨਭ੍ਰਮ
ਭੀਤਿਹਰਿਹਰਿਮਿਲਿਭਗਹ॥ਬਿਨਵੰਤਿਨਾਨਕਸੁਣਿਮੰਤ੍ਰੁਸਖੀਏਹਰਿਨਾਮੁਨਿ
ਤਨਿਤਨਿਤਜਪਹ॥੨॥ਹਰਿਨਾਰਿਸੁਹਾਗਣੇਸਭਿਰੰਗਮਾਣੇ॥ਰਾਂਡਨਬੈਸਈ
ਪ੍ਰਭਪੁਰਖਚਿਰਾਣੇ॥ਨਹਦੂਖਪਾਵੈਪ੍ਰਭਧਿਆਵੈਧੰਨਿਤੇਬਡਭਾਗੀਆ॥

ਸੁਖਸਹਜਿਸੋਵਹਿਕਿਲਬਿਖਖੋਵਹਿਨਾਮਰਸਿਰੰਗਿਜਾਗੀਆ॥ਮਿਲਿਪ੍ਰੇਮ
ਰਹਣਾਹਰਿਨਾਮੁਗਹਣਾਪ੍ਰਿਅਬਚਨਮੀਠੇਭਾਵਣੇ॥ਬਿਨਵੰਤਿਨਾਨਕਮਨਇਛ
ਪਾਈਹਰਿਮਿਲੇਪੁਰਖਚਿਰਾਵਣੇ॥੩॥ਤਿਤੁਗ੍ਰਿਹਿਸੋਹਿਲੜੇਕੋਡਅਨੰਦਾ॥ਮਨਿ
ਤਨਿਰਵਿਰਹਿਆਪ੍ਰਭਪਰਮਾਨੰਦਾ॥ਹਰਿਕੰਤਅਨੰਤਦਇਆਲਸ੍ਰੀਧਰਗੋਬਿੰਦ
ਪਤਿਤਉਧਾਰਣੋ॥ਪ੍ਰਭਿਕ੍ਰਿਪਾਧਾਰੀਹਰਿਮੁਰਾਰੀਭੈਸਿੰਧੁਸਾਗਰਤਾਰਣੋ॥ਜੋਸਰਣਿ
ਆਵੈਤਿਸੁਕੰਠਿਲਾਵੈਇਹੁਬਿਰਦੁਸੁਆਮੀਸੰਦਾ॥ਬਿਨਵੰਤਿਨਾਨਕਹਰਿਕੰਤੁ
ਮਿਲਿਆਸਦਾਕੇਲਕਰੰਦਾ॥੪॥੧॥੪॥ਬਿਹਾਗੜਾਮਹਲਾ ੫ ॥ਹਰਿਚ
ਰਣਸਰੋਵਰਤਹਕਰਹੁਨਿਵਾਸੁਮਨਾ॥ਕਰਿਮਜਨੁਹਰਿਸਰੇਸਭਿਕਿਲਬਿਖਨਾਸੁ
ਮਨਾ॥ਕਰਿਸਦਾਮਜਨੁਗੋਬਿੰਦਸਜਨੁਦੁਖਅੰਧੇਰਾਨਾਸੇ॥ਜਨਮਮਰਣੁਨਹੋਵੈ
ਤਿਸਕਉਕਟੈਜਮਕੇਫਾਸੇ॥ਮਿਲੁਸਾਧਸੰਗੇਨਾਮਰੰਗੇਤਹਾਪੂਰਨਆਸੋ॥ਬਿਨ
ਵੰਤਿਨਾਨਕਧਾਰਿਕਿਰਪਾਹਰਿਚਰਣਕਮਲਨਿਵਾਸੋ॥੧॥ਤਹਅਨਦਬਿਨੋਦ
ਸਦਾਅਨਹਦਝੁਣਕਾਰੋਰਾਮ॥ਮਿਲਿਗਾਵਹਿਸੰਤਜਨਾਪ੍ਰਭਕਾਜੈਕਾਰੋਰਾਮ॥
ਮਿਲਿਸੰਤਗਾਵਹਿਖਸਮਭਾਵਹਿਹਰਿਪ੍ਰੇਮਰਸਰੰਗਿਭਿੰਨੀਆ॥ਹਰਿਲਾਭੁਪਾਇ
ਆਆਪੁਮਿਟਾਇਆਮਿਲੇਚਿਰੀਵਿਛੁੰਨਿਆ॥ਗਹਿਭੁਜਾਲੀਨੇਦਇਆਕੀ
ਨੇਪ੍ਰਭਏਕਅਗਮਅਪਾਰੋ॥ਬਿਨਵੰਤਿਨਾਨਕਸਦਾਨਿਰਮਲਸਚੁਸਬਦੁਰੁਣਝੁ
ਣਕਾਰੋ॥੨॥ਸੁਣਿਵਡਭਾਗੀਆਹਰਿਅੰਮ੍ਰਿਤਬਾਣੀਰਾਮ॥ਜਿਨਕਉਕਰਮਿਲਿ
ਖੀਤਿਸੁਰਿਦੈਸਮਾਣੀਰਾਮ॥ਅਕਥਕਹਾਣੀਤਿਨੀਜਾਣੀਜਿਸੁਆਪਿਪ੍ਰਭੁਕਿ
ਰਪਾਕਰੇ॥ਅਮਰੁਥੀਆਫਿਰਿਨਮੂਆਕਲਿਕਲੇਸਾਦੁਖਹਰੇ॥ਹਰਿਸਰਣਿਪਾਈ
ਤਜਿਨਜਾਈਪ੍ਰਭਪ੍ਰੀਤਿਮਨਿਤਨਿਭਾਣੀ॥ਬਿਨਵੰਤਿਨਾਨਕਸਦਾਗਾਈਐਪਵਿ
ਤ੍ਰਅੰਮ੍ਰਿਤਬਾਣੀ॥੩॥ਮਨਤਨਗਲਤੁਭਏਕਿਛੁਕਹਣੁਨਜਾਈਰਾਮ॥ਜਿਸਤੇਉ
ਪਜਿਅੜਾਤਿਨਿਲੀਆਸਮਾਈਰਾਮ॥ਮਿਲਿਬ੍ਰਹਮਜੋਤੀਓਤਿਪੋਤੀਉਦਕੁਉ
ਦਕਿਸਮਾਇਆ॥ਜਲਿਥਲਿਮਹੀਅਲਿਏਕੁਰਵਿਆਨਹਦੂਜਾਦ੍ਰਿਸਟਾਇਆ
॥ਬਣਿਤ੍ਰਿਣਿਤ੍ਰਿਭਵਣਿਪੂਰਿਪੂਰਨਕੀਮਤਿਕਹਣੁਨਜਾਈ॥ਬਿਨਵੰਤਿਨਾਨਕ

ਆਪਿਜਾਣੈਜਿਨਿਏਹਬਣਤਬਣਾਈ॥੪॥੨॥੫॥ਬਿਹਾਗੜਾਮਹਲਾ ੫
ਖੋਜਤਸੰਤਫਿਰਹਿਪ੍ਰਭਪ੍ਰਾਣਅਧਾਰੇਰਾਮ॥ਤਾਣੁਤਨੁਖੀਨਭਇਆਬਿਨੁਮਿਲਤ
ਪਿਆਰੇਰਾਮ॥ਪ੍ਰਭਮਿਲਹੁਪਿਆਰੇਮਇਆਧਾਰੇਕਰਿਦਇਆਲੜਿਲਾਇਲੀ
ਜੀਐ॥ਦੇਹਿਨਾਮੁਅਪਨਾਜਪਉਸੁਆਮੀਹਰਿਦਰਸਪੇਖੇਜੀਜੀਐ॥ਸਮਰਥਪੂ
ਰਨਸਦਾਨਿਹਚਲੁਊਚਅਗਮਅਪਾਰੇ॥ਬਿਨਵੰਤਿਨਾਨਕਧਾਰਿਕਿਰਪਾਮਿਲਹੁ
ਪ੍ਰਾਨਪਿਆਰੇ॥੧॥ਜਪਤਪਬਰਤਕੀਨੇਪੇਖਨਕਉਚਰਣਾਰਾਮ॥ਤਪਤਿਨਕਤਹਿ
ਬੁਝੈਬਿਨੁਸੁਆਮੀਸਰਣਾਰਾਮ॥ਪ੍ਰਭਸਰਣਿਤੇਰੀਕਾਟਿਬੇਰੀਸੰਸਾਰੁਸਾਗਰੁਤਾਰੀ
ਐ॥ਅਨਾਥਨਿਰਗੁਨਿਕਛੁਨਜਾਨਾਮੇਰਾਗੁਣੁਅਉਗੁਣੁਨਬੀਚਾਰੀਐ॥ਦੀਨ
ਦਇਆਲਗੋਪਾਲਪ੍ਰੀਤਮਸਮਰਥਕਾਰਣਕਰਣਾ॥ਨਾਨਕਚਾਤ੍ਰਿਕਹਰਿਬੂੰਦ
ਮਾਗੈਜਪਿਜੀਵਾਹਰਿਹਰਿਚਰਣਾ॥੨॥ਅਮਿਅਸਰੋਵਰੋਪੀਉਹਰਿਹਰਿਨਾਮਾ
ਰਾਮ॥ਸੰਤਹਸੰਗਿਮਿਲੈਜਪਿਪੂਰਨਕਾਮਾਰਾਮ॥ਸਭਕਾਮਪੂਰਨਦੁਖਬਿਦੀਰਨਹ
ਰਿਨਿਮਖਮਨਹੁਨਬੀਸਰੈ॥ਆਨੰਦਅਨਦਿਨੁਸਦਾਸਾਚਾਸਰਬਗੁਣਜਗਦੀ
ਸਰੈ॥ਅਗਣਤਊਚਅਪਾਰਠਾਕੁਰਅਗਮਜਾਕੋਧਾਮਾ॥ਬਿਨਵੰਤਿਨਾਨਕ
ਮੇਰੀਇਛਪੂਰਨਮਿਲੇਸ੍ਰੀਰੰਗਰਾਮਾ॥੩॥ਕਈਕੋਟਿਕਜਗਫਲਾਸੁਣਿਗਾ
ਵਨਹਾਰੇਰਾਮ॥ਹਰਿਹਰਿਨਾਮੁਜਪਤਕੁਲਸਗਲੇਤਾਰੇਰਾਮ॥ਹਰਿਨਾਮੁਜਪਤ
ਸੋਹੰਤਪ੍ਰਾਣੀਤਾਕੀਮਹਿਮਾਕਿਤਗਨਾ॥ਹਰਿਬਿਸਰੁਨਾਹੀਪ੍ਰਾਨਪਿਆਰੇਚਿਤ
ਵੰਤਿਦਰਸਨੁਸਦਮਨਾ॥ਸੁਭਦਿਵਸਆਏਗਹਿਕੰਠਿਲਾਏਪ੍ਰਭਊਚਅਗਮ
ਅਪਾਰੇ॥ਬਿਨਵੰਤਿਨਾਨਕਸਫਲੁਸਭੁਕਿਛੁਪ੍ਰਭਮਿਲੇਅਤਿਪਿਆਰੇ॥
੪॥੩॥੬॥ਬਿਹਾਗੜਾਮਹਲਾ ੫ ਛੰਤ ॥ਅਨਕਾਏਰਾਤੜਿਆਵਾ
ਟਦੁਹੇਲੀਰਾਮ॥ਪਾਪਕਮਾਵਦਿਆਤੇਰਾਕੋਇਨਬੇਲੀਰਾਮ॥ਕੋਏਨਬੇਲੀਹੋ
ਇਤੇਰਾਸਦਾਪਛੋਤਾਵਹੇ॥ਗੁਨਗੁਪਾਲਨਜਪਹਿਰਸਨਾਫਿਰਿਕਦਹੁਸੇਦਿਹ
ਆਵਹੇ॥ਤਰਵਰਵਿਛੁੰਨੇਨਹਪਾਤਜੁੜਤੇਜਮਮਗਿਗਉਨੁਇਕੇਲੀ॥ਬਿ
ਨਵੰਤਿਨਾਨਕਬਿਨੁਨਾਮਹਰਿਕੇਸਦਾਫਿਰਤਦੁਹੇਲੀ॥੧॥ਤੂੰਵਲਵੰਚਲੂ

ਕਿਕਰਹਿਸਭਜਾਵੈਜਾਣੀਰਾਮ॥ਲੇਖਾਧਰਮਭਇਆਤਿਲਪੀੜੇਜਿਉਘਾਣੀਰਾਮ॥
ਰਤਕਮਾਵਦੇਦੁਖਸਹੁਪ੍ਰਾਣੀਅਨਿਕਜੋਨਿਭ੍ਰਮਾਇਆ॥ਮਹਾਮੋਹਨੀਸੰਗਿਰਾਤਾਰਤਨਜਨ
ਮੁਗਵਾਇਆ॥ਇਕਸੁਹਰਿਕੇਨਾਮਬਾਝਹੁਨਾਨਕਾਜਸਿਆਣੀ॥ਬਿਨਵੰਤਨਾਨ
ਲੇਖੁਲਿਖਿਆਭਰਮੋਹਿਭੁਲਾਣੀ॥੨॥ਬੀਚੁਨਕੋਇਕਰੇਅਕ੍ਰਿਤਘਣੁਵਿਛੁ
ੜਿਪਇਆ॥ਆਏਖਰੇਕਠਿਨਜਮਕੰਕਰਿਪਕੜਿਲਇਆ॥ਪਕੜੇਚਲਾਇਆ
ਣਾਕਮਾਇਆਮਹਾਮੋਹਨੀਰਾਤਿਆ॥ਗੁਨਗੋਵਿੰਦਗੁਰਮੁਖਿਨਜਪਿਆਤਪਤੇ
ਗਲਿਲਾਤਿਆ॥ਕਾਮਕ੍ਰੋਧਿਅਹੰਕਾਰਿਮੂਠਾਖੋਇਗਿਆਪਛੁਤਾਪਿਆ॥ਬਿਨਵੰ
ਤਨਾਨਕਸੰਜੋਗਿਭੂਲਾਹਰਿਜਾਪੁਰਸਨਨਜਾਪਿਆ॥੩॥ਤੁਝਬਿਨੁਕੋਨਾਹੀਪ੍ਰਭਰ
ਨਾ॥ਰਾਮ॥ਪਤਿਤਉਧਾਰਣਹਰਿਬਿਰਦੁਤੁਮਾਰਾਰਾਮ॥ਪਤਿਤਉਧਾਰਨਸਰਨਿਸੁ
ਆਮੀਕ੍ਰਿਪਾਨਿਧਿਦਇਆਲਾ॥ਅੰਧਕੂਪਤੇਉਧਰੁਕਰਤੇਸਗਲਘਟਾਪ੍ਰਤਿਪਾਲ
॥ਸਰਨਿਤੇਰੀਕਟਿਮਹਾਬੇੜੀਇਕੁਨਾਮੁਦੇਹਿਅਧਾਰਾ॥ਬਿਨਵੰਤਿਨਾਨਕਕਰਦੇਇ
ਰਾਖਹੁਗੋਬਿੰਦਦੀਨਦਇਆਰਾ॥੪॥ਸੋਦਿਨੁਸਫਲੁਗਣਿਆਹਰਿਪ੍ਰਭੂਮਿਲਾਇ
ਆਰਾਮ॥ਸਭਿਸੁਖਪਰਗਟਿਆਦੁਖਦੂਰਿਪਰਾਇਆਰਾਮ॥ਸੁਖਸਹਜਅਨਦਬਿ
ਨੋਦਸਦਹੀਗੁਨਗੁਪਾਲਨਿਤਗਾਈਐ॥ਭਜੁਸਾਧਸੰਗੇਮਿਲੇਰੰਗੇਬਹੁੜਿਜੋਨਿ
ਧਾਈਐ॥ਗਹਿਕੰਠਿਲਾਏਸਹਜਿਸੁਭਾਏਆਦਿਅੰਕੁਰੁਆਇਆ॥ਬਿਨਵੰਤ
ਨਾਨਕਆਪਿਮਿਲਿਆਬਹੁੜਿਕਤਹੂਨਜਾਇਆ॥੫॥੪॥੭॥ਬਿਹਾਗੜਾਮਹਲ
੫ ਛੰਤ ॥ਸੁਨਹੁਬੇਨੰਤੀਆਸੁਆਮੀਮੇਰੇਰਾਮ॥ਕੋਟਿਅਪ੍ਰਾਧਭਰੇਭੀਤੇ
ਚੇਰੇਰਾਮ॥ਦੁਖਹਰਨਕਿਰਪਾਕਰਨਮੋਹਨਕਲਿਕਲੇਸਹਭੰਜਨਾ॥ਸਰਨਿਤੇਰੀਰਖਿ
ਲੇਹੁਮੇਰੀਸਰਬਮੈਨਿਰੰਜਨਾ॥ਸੁਨਤਪੇਖਤਸੰਗਿਸਭਕੈਪ੍ਰਭਨੇਰਹੂਤੇਨੇਰੇ॥ਅਰਦਾਸਿ
ਨਾਨਕਸੁਨਿਸੁਆਮੀਰਖਿਲੇਹੁਘਰਕੇਚੇਰੇ॥੧॥ਤੂਸਮਰਥੁਸਦਾਹਮਦੀਨਭੇਖਾਰੀ
ਰਾਮ॥ਮਾਇਆਮੋਹਿਮਗਨੁਕਢਿਲੇਹੁਮੁਰਾਰੀਰਾਮ॥ਲੋਭਿਮੋਹਿਬਿਕਾਰਿਬਾਧਿਓ
ਅਨਿਕਦੋਖਕਮਾਵਨੇ॥ਅਲਿਪਤਬੰਧਨਰਹਤਕਰਤਾਕੀਆਅਪਨਾਪਾਵਨੇ॥ਕਰਿ
ਗ੍ਰਹੁਪਤਿਤਪਾਵਨਬਹੁਜੋਨਿਭ੍ਰਮਤੇਹਾਰੀ॥ਬਿਨਵੰਤਿਨਾਨਕਦਾਸੁਹਰਿਕਾਪ੍ਰਭਜੀਅ

ਪ੍ਰਾਨਅਧਾਰੀ॥੨॥ਤੂਸਮਰਥੁਵਡਾਮੇਰੀਮਤਿਥੋਰੀਰਾਮ॥ਪਾਲਹਿਅਕਿਰਤਘਨਾਪੂਰਨ
ਦ੍ਰਿਸਟਿਤੇਰੀਰਾਮ॥ਅਗਾਧਿਬੋਧਿਅਪਾਰਕਰਤੇਮੋਹਿਨੀਚੁਕਛੂਨਜਾਨਾ॥ਰਤਨੁਤਿ
ਆਗਿਸੰਗ੍ਰਹਨਕਉਡੀਪਸੂਨੀਚਇਆਨਾ॥ਤਿਆਗਿਚਲਤੀਮਹਾਚੰਚਲਿਦੋਖ
ਕਰਿਕਰਿਜੋਰੀ॥ਨਾਨਕਸਰਨਸਮਰਥਸੁਆਮੀਪੈਜਰਾਖਹੁਮੋਰੀ॥੩॥ਜਾਤੇਵੀਛੁ
ੜਿਆਤਿਨਿਆਪਿਮਿਲਾਇਆਰਾਮ॥ਸਾਧੂਸੰਗਮੇਹਰਿਗੁਣਗਾਇਆਰਾਮ॥ਗੁ
ਣਗਾਇਗੋਵਿਦਸਦਾਨੀਕੇਕਲਿਆਣਮੈਪਰਗਟਭਏ॥ਸੇਜਾਸੁਹਾਵੀਸੰਗਿਪ੍ਰ
ਭਕੈਆਪਣੇਪ੍ਰਭਕਰਿਲਏ॥ਛੋਡਿਚਿੰਤਅਚਿੰਤਹੋਏਬਹੁੜਿਦੂਖੁਨਪਾਇਆ॥
ਨਾਨਕਦਰਸਨੁਪੇਖਿਜੀਵੇਗੋਵਿੰਦਗੁਣਨਿਧਿਗਾਇਆ॥੪॥੫॥੮॥ਬਿਹਾਗੜਾਮ
ਹਲਾ ੫ ਛੰਤ ॥ਬੋਲਿਸੁਧਰਮੀੜਿਆਮੋਨਿਕਤਧਾਰੀਰਾਮ॥ਤੂਨੇਤ੍ਰੀਦੇ
ਖਿਚਲਿਆਮਾਇਆਬਿਉਹਾਰੀਰਾਮ॥ਸੰਗਿਤੇਰੈਕਛੁਨਚਾਲੈਬਿਨਾਗੋਬਿੰਦਨਾ
ਮਾ॥ਦੇਸਵੇਸਸੁਵਰਨਰੂਪਾਸਗਲਊਣੇਕਾਮਾ॥ਪੁਤ੍ਰਕਲਤ੍ਰਨਸੰਗਿਸੋਭਾਹਸਤਘੋ
ਰਿਵਿਕਾਰੀ॥ਬਿਨਵੰਤਨਾਨਕਬਿਨੁਸਾਧਸੰਗਮਸਭਮਿਥਿਆਸੰਸਾਰੀ॥੧॥ਰਾਜ
ਨਕਿਉਸੋਇਆਤੂਨੀਦਭਰੇਜਾਗਤਕਤਨਾਹੀਰਾਮ॥ਮਾਇਆਝੂਠੁਰੁਦਨੁਕੇਤੇਬਿਲਲਾ
ਹੀਰਾਮ॥ਬਿਲਲਾਹਿਕੇਤੇਮਹਾਮੋਹਨਬਿਨੁਨਾਮਹਰਿਕੇਸੁਖੁਨਾਹੀ॥ਸਹਸਸਿਆਣ
ਪਉਪਾਵਥਾਕੇਜਹਭਾਵਤਤਹਜਾਹੀ॥ਆਦਿਅੰਤੇਮਧਿਪੂਰਨਸਰਬਤ੍ਰਘਟਿਘਟਿ
ਆਹੀ॥ਬਿਨਵੰਤਨਾਨਕਜਿਨਸਾਧਸੰਗਮੁਸੇਪਤਿਸੇਤੀਘਰਿਜਾਹੀ॥੨॥ਨਰਪਤਿ
ਜਾਣਿਗ੍ਰਹਿਓਸੇਵਕਸਿਆਣੇਰਾਮ॥ਸਰਪਰਵੀਛੁੜਣਾਮੋਹੇਪਛੁਤਾਣੇਰਾਮ॥ਹਰਿਚੰ
ਦਉਰੀਦੇਖਿਭੂਲਾਕਹਾਅਸਥਿਤਿਪਾਈਐ॥ਬਿਨੁਨਾਮਹਰਿਕੇਆਨਰਚਨਾਅਹਿਲਾਜ
ਨਮੁਗਵਾਈਐ॥ਹਉਹਉਕਰਤਨਤ੍ਰਿਸਨਬੂਝੈਨਹਕਾਂਮਪੂਰਨਗਿਆਨੇ॥ਬਿਨਵੰਤਿਨਾਨਕ
ਬਿਨੁਨਾਮਹਰਿਕੇਕੇਤਿਆਪਛੁਤਾਨੇ॥੩॥ਧਾਰਿਅਨੁਗ੍ਰਹੋਅਪਨਾਕਰਿਲੀਨਾਰਾਮ॥ਭੁਜਾਗ
ਹਿਕਾਢਿਲੀਓਸਾਧੂਸੰਗੁਦੀਨਾਰਾਮ॥ਸਾਧਸੰਗਮਿਹਰਿਅਰਾਧੇਸਗਲਕਲਮਲਦੁਖਜਲੇ॥
ਮਹਾਧਰਮਸੁਦਾਨਕਿਰਿਆਸੰਗਿਤੇਰੈਸੇਚਲੇ॥ਰਸਨਾਅਰਾਧੈਏਕੁਸੁਆਮੀਹਰਿਨਾਮਿਮਨੁਤਨੁਭੀ
ਨਾ॥ਨਾਨਕਜਿਸਨੋਹਰਿਮਿਲਾਏਸੋਸਰਬਗੁਣਪਰਬੀਨਾ॥੪॥੬॥੯॥

ਬਿਹਾਗੜੇਕੀਵਾਰਮਹਲਾ੪ ੴਸਤਿਗੁਰਪ੍ਰਸਾਦਿ॥
ਸਲੋਕਮਃ੩॥ ਗੁਰਸੇਵਾਤੇਸੁਖੁਪਾਈਐਹੋਰਥੈਸੁਖੁਨਭਾਲਿ॥ਗੁਰਕੈਸਬ
ਦਿਮਨੁਭੇਦੀਐਸਦਾਵਸੈਹਰਿਨਾਲਿ॥ਨਾਨਕਨਾਮੁਤਿਨਾਕਉਮਿਲੈਜਿਨਹਰਿਵੇ
ਖੈਨਦਰਿਨਿਹਾਲਿ॥੧॥ਮਃ੩॥ ਸਿਫਤਿਖਜਾਨਾਬਖਸਹੈਜਿਸੁਬਖਸੈਸੋਖਰਚੈਖਾ
ਇ॥ਸਤਿਗੁਰਬਿਨੁਹਥਿਨਆਵਈਸਭਥਕੇਕਰਮਕਮਾਇ॥ਨਾਨਕਮਨਮੁਖੁਜਗੁ
ਧਨਹੀਣੁਹੈਅਗੈਭੁਖਾਕਿਖਾਇ॥੨॥ਪਉੜੀ॥ ਸਭਤੇਰੀਤੂਸਭਸਦਾਸ
ਭੁਤੁਧੁਉਪਾਇਆ॥ਸਭਨਾਵਿਚਿਤੂਵਰਤਦਾਤੂਸਭਨੀਧਿਆਇਆ॥ਤਿਸਦੀਤੂਭ
ਗਤਿਥਾਇਪਾਇਹਿਜੋਤੁਧੁਮਨਿਭਾਇਆ॥ਜੋਹਰਿਪ੍ਰਭਭਾਵੈਸੋਥੀਐਸਭਿਕਰਨਿਤੇਰਾ
ਕਰਾਇਆ॥ਸਲਾਹਿਹੁਹਰਿਸਭਨਾਤੇਵਡਾਜੋਸੰਤਜਨਾਂਕੀਪੈਜਰਖਦਾਆਇਆ
॥੧॥ਸਲੋਕਮਃ੩॥ ਨਾਨਕਗਿਆਨੀਜਗੁਜੀਤਾਜਗਿਜੀਤਾਸਭੁਕੋਇ॥ਨਾਮੇ
ਕਾਰਜਸਿਧਿਹੈਸਹਜੇਹੋਇਸੁਹੋਇ॥ਗੁਰਮਤਿਮਤਿਅਚਲੁਹੈਚਲਾਇਨਸਕੈਕੋਇ
॥ਭਗਤਾਕਾਹਰਿਅੰਗੀਕਾਰੁਕਰੇਕਾਰਜੁਸੁਹਾਵਾਹੋਇ॥ਮਨਮੁਖਮੂਲਹੁਭੁਲਾਇਅ
ਨੁਵਿਚਿਲਬੁਲੋਭੁਅਹੰਕਾਰੁ॥ਝਗੜਾਕਰਦਿਆਅਨਦਿਨੁਗੁਦਰੈਸਬਦਿਨਕਰੈ
ਵੀਚਾਰੁ॥ਸੁਧਿਮਤਿਕਰਤੈਹਿਰਿਲਈਬੋਲਨਿਸਭੁਵਿਕਾਰੁ॥ਦਿਤੈਕਿਤੈਨਸੰਤੋਖੀ
ਅਨਿਅੰਤਰਿਤ੍ਰਿਸਨਾਬਹੁਤੁਅਗਿਆਨੁਅੰਧਾਰੁ॥ਨਾਨਕਮਨਮੁਖਾਨਾਲਹੁਤੁਟੀਆਭ
ਲੀਜਿਨਾਮਾਇਆਮੋਹਿਪਿਆਰੁ॥੧॥ਮਃ੩॥ ਤਿਨਭਉਸੰਸਾਕਿਆਕਰੇਜਿਨਸ
ਤਿਗੁਰੁਸਿਰਿਕਰਤਾਰੁ॥ਧੁਰਿਤਿਨਕੀਪੈਜਰਖਦਾਆਪੇਰਖਣਹਾਰੁ॥ਮਿਲਿਪ੍ਰੀਤਮ
ਸੁਖੁਪਾਇਆਸਚੈਸਬਦਿਵੀਚਾਰਿ॥ਨਾਨਕਸੁਖਦਾਤਾਸੇਵਿਆਆਪੇਪਰਖਣਹਾ
ਰੁ॥੨॥ਪਉੜੀ॥ ਜੀਅਜੰਤਸਭਿਤੇਰਿਆਤੂਸਭਨਾਰਾਸਿ॥ਜਿਸਨੋਤੂਦੇ
ਹਿਤਿਸੁਸਭੁਕਿਛੁਮਿਲੈਕੋਈਹੋਰੁਸਰੀਕੁਨਾਹੀਤੁਧੁਪਾਸਿ॥ਤੂਇਕੋਦਾਤਾਸਭਸ
ਹਰਿਪਹਿਅਰਦਾਸਿ॥ਜਿਸਦੀਤੁਧੁਭਾਵੈਤਿਸਦੀਤੂਮੰਨਿਲੈਹਿਸੋਜਨੁਸਾਬਾਸਿ
ਸਭੁਤੇਰਾਚੋਜੁਵਰਤਦਾਦੁਖੁਸੁਖੁਤੁਧੁਪਾਸਿ॥੨॥ਸਲੋਕੁਮਃ੩॥ ਗੁਰਮੁਖਿ
ਸਚੈਭਾਵਦੇਦਰਿਸਚੈਸਚਿਆਰ॥ਸਾਜਨਮਨਿਆਨੰਦੁਹੈਗੁਰਕਾਸਬਦੁਵੀਚਾਰ

ਅੰਤਰਿਸਬਦੁਵਸਾਇਆਦੁਖੁਕਟਿਆਚਾਨਣੁਕੀਆਕਰਤਾਰਿ॥ਨਾਨਕਰਖਣ
ਹਾਰਾਰਖਸੀਆਪਣੀਕਿਰਪਾਧਾਰਿ॥੧॥ਮਃ੩॥ ਗੁਰਕੀਸੇਵਾਚਾਕਰੀਭੈਰਚਿ
ਕਾਰਕਮਾਇ॥ਜੇਹਾਸੇਵੈਤੇਹੋਹੋਵੈਜੇਚਲੈਤਿਸੈਰਜਾਇ॥ਨਾਨਕਸਭੁਕਿਛੁਆਪਿ
ਹੈਅਵਰੁਨਦੂਜੀਜਾਇ॥੨॥ਪਉੜੀ॥ ਤੇਰੀਵਡਿਆਈਤੂਹੈਜਾਣਦਾਤੁਧੁ
ਜੇਵਡੁਅਵਰੁਨਕੋਈ॥ਤੁਧੁਜੇਵਡੁਹੋਰੁਸਰੀਕੁਹੋਵੈਤਾਆਖੀਐਤੁਧੁਜੇਵਡੁਤੂਹੈ
ਹੋਈ॥ਜਿਨਿਤੂਸੇਵਿਆਤਿਨਿਸੁਖੁਪਾਇਆਹੋਰੁਤਿਸਦੀਰੀਸਕਰੇਕਿਆਕੋਈ॥
ਤੂਭੰਨਣਘੜਣਸਮਰਥੁਦਾਤਾਰੁਹਹਿਤੁਧੁਅਗੈਮੰਗਣਨੋਹਥਜੋੜਿਖਲੀਸਭਹੋ
ਈ॥ਤੁਧੁਜੇਵਡੁਦਾਤਾਰੁਮੈਕੋਈਨਦਰਿਨਆਵਈਤੁਧੁਸਭਸੈਨੋਦਾਨੁਦਿਤਾਖੰਡੀਵ
ਰਭੰਡੀਪਾਤਾਲੀਪੁਰਈਸਭਲੋਈ॥੩॥ਸਲੋਕਮਃ੩॥ ਮਨਿਪਰਤੀਤਿਨ
ਆਈਆਸਹਜਿਨਲਗੋਭਾਉ॥ਸਬਦੈਸਾਦੁਨਪਾਇਓਮਨਹਠਿਕਿਆਗੁਣਗਾ
ਇ॥ਨਾਨਕਆਇਆਸੋਪਰਵਾਣੁਹੈਜਿਗੁਰਮੁਖਿਸਚਿਸਮਾਇ॥੧॥ਮਃ੩॥
ਆਪਣਾਆਪੁਨਪਛਾਣੈਮੂੜਾਅਵਰਾਆਖਿਦੁਖਾਏ॥ਮੁੰਢੈਦੀਖਸਲਤਿਨਗ
ਈਆਅੰਧੇਵਿਛੁੜਿਚੋਟਾਖਾਏ॥ਸਤਿਗੁਰਕੈਭੈਭੰਨਿਨਘੜਿਓਰਹੈਅੰਕਿਸਮਾ
ਏ॥ਅਨਦਿਨੁਸਹਸਾਕਦੇਨਚੂਕੈਬਿਨੁਸਬਦੈਦੁਖੁਪਾਏ॥ਕਾਮੁਕ੍ਰੋਧੁਲੋਭੁਅੰਤ
ਰਿਸਬਲਾਨਿਤਧੰਧਾਕਰਤਵਿਹਾਏ॥ਚਰਣਕਰਦੇਖਤਸੁਣਿਥਕੇਦਿਹਮੁਕੇ
ਨੇੜੈਆਏ॥ਸਚਾਨਾਮੁਨਲਗੋਮੀਠਾਜਿਤੁਨਾਮਿਨਵਨਿਧਿਪਾਏ॥ਜੀਵਤੁਮਰੈਮ
ਰੈਫੁਨਿਜੀਵੈਤਾਂਮੋਖੰਤਰੁਪਾਏ॥ਧੁਰਿਕਰਮੁਨਪਾਇਓਪਰਾਣੀਵਿਣੁਕਰਮਾਕਿ
ਆਪਾਏ॥ਗੁਰਕਾਸਬਦੁਸਮਾਲਿਤੂਮੂੜੇਗਤਿਮਤਿਸਬਦੇਪਾਏ॥ਨਾਨਕਸਤਿ
ਗੁਰੁਤਦਹੀਪਾਏਜਾਂਵਿਚਹੁਆਪੁਗਵਾਏ॥੨॥ਪਉੜੀ॥ ਜਿਸਦੈਚਿ
ਤਿਵਸਿਆਮੇਰਾਸੁਆਮੀਤਿਸਨੋਕਿਉਅੰਦੇਸਾਕਿਸੈਗਲੈਦਾਲੋੜੀਐ॥ਹਰਿਸੁ
ਖਦਾਤਾਸਭਨਾਗਲਾਕਾਤਿਸਨੋਧਿਆਇਦਿਆਕਿਵਨਿਮਖਘੜੀਮੁਹੁਮੋੜੀਐ
॥ਜਿਨਿਹਰਿਧਿਆਇਆਤਿਸਨੋਸਰਬਕਲਿਆਣਹੋਏਨਿਤਸੰਤਜਨਾਕੀਸੰ
ਗਤਿਜਾਇਬਹੀਐਮੁਹੁਜੋੜੀਐ॥ਸਭਿਦੁਖਭੁਖਰੋਗਗਏਹਰਿਸੇਵਕਕੇਸਭਿ

ਜਨਕੇਬੰਧਨਤੋੜੀਅਨੁ॥ਹਰਿਕਿਰਪਾਤੇਹੋਆ॥ਹਰਿਭਗਤੁਹਰਿਭਗਤਜਨਾਕੈਮੁਹਿਡਿਠੈ
ਜਗਤੁਤਰਿਆਸਭੁਲੋੜੀਐ॥੪॥ਸਲੋਕਮਃ੩ ॥ਸਾਰਸਨਾਜਲਿਜਾਉਜਿਨਿਹ
ਰਿਕਾਸੁਆਉਨਪਾਇਆ॥ਨਾਨਕਰਸਨਾਸਬਦਿਰਸਾਇਜਿਨਿਹਰਿਹਰਿਮੰਨਿਵਸਾਇ
ਆ॥੧॥ਮਃ੩ ॥ਸਾਰਸਨਾਜਲਿਜਾਉਜਿਨਿਹਰਿਕਾਨਾਉਵਿਸਾਰਿਆ॥ਨਾਨਕਗੁਰ
ਮੁਖਿਰਸਨਾਹਰਿਜਪੈਹਰਿਕੈਨਾਇਪਿਆਰਿਆ॥੨॥ਪਉੜੀ॥ ॥ਹਰਿਆਪੇਠਾਕੁ
ਰੁਸੇਵਕੁਭਗਤੁਹਰਿਆਪੇਕਰੇਕਰਾਏ॥ਹਰਿਆਪੇਵੇਖੈਵਿਗਸੈਆਪੇਜਿਤੁਭਾਵੈਤਿਤੁ
ਲਾਇਆ॥ਹਰਿਇਕਨਾਮਾਰਗਿਪਾਏਆਪੇਹਰਿਇਕਨਾਉਝੜਿਪਾਏ॥ਹਰਿਸਚਾਸਾਹਿਬੁ
ਸਚੁਤਪਾਵਸੁਕਰਿਵੇਖੈਚਲਤਸਬਾਏ॥ਗੁਰਪਰਸਾਦਿਕਹੈਜਨੁਨਾਨਕੁਹਰਿਸਚੇਕੇਗੁਣ
ਗਾਏ॥੫॥ਸਲੋਕਮਃ੩ ॥ਦਰਵੇਸੀਕੋਜਾਣਸੀਵਿਰਲਾਕੋਦਰਵੇਸੁ॥ਜੇਘ
ਰਿਘਰਿਹੰਢੈਮੰਗਦਾਧਿਗੁਜੀਵਣੁਧਿਗੁਵੇਸੁ॥ਜੇਆਸਾਅੰਦੇਸਾਤਜਿਰਹੈਗੁਰਮੁਖਿ
ਭਿਖਿਆਨਾਉ॥ਤਿਸਕੇਚਰਨਪਖਾਲੀਅਹਿਨਾਨਕਹਉਬਲਿਹਾਰੈਜਾਉ॥੧॥ਮਃ੩॥
ਨਾਨਕਤਰਵਰੁਏਕੁਫਲੁਦੁਇਪੰਖੇਰੂਆਹਿ॥ਆਵਤਜਾਤਨਦੀਸਹੀਨਾਪਰ
ਖੀਤਾਹਿ॥ਬਹੁਰੰਗੀਰਸਭੋਗਿਆਸਬਦਿਰਹੈਨਿਰਬਾਣੁ॥ਹਰਿਰਸਿਫਲਿਰਤੇ
ਨਾਨਕਾਕਰਮਿਸਚਾਨੀਸਾਣੁ॥੨॥ਪਉੜੀ॥ ॥ਆਪੇਧਰਤੀਆਪੇਹੈਰਾਹਕੁ
ਆਪਿਜੰਮਾਇਪੀਸਾਵੈ॥ਆਪਿਪਕਾਵੈਆਪਿਭਾਂਡੇਦੇਇਪਰੋਸੈਆਪੇਹੀਬਹਿਖ
ਵੈ॥ਆਪੇਜਲੁਆਪੇਦੇਇਛਿਗਾਆਪੇਚੁਲੀਭਰਾਵੈ॥ਆਪੇਸੰਗਤਿਸਦਿਬਹਾ
ਲੈਆਪੇਵਿਦਾਕਰਾਵੈ॥ਜਿਸਨੋਕਿਰਪਾਲੁਹੋਵੈਹਰਿਆਪੇਤਿਸਨੋਹੁਕਮੁਮਨਾਵੈ॥
੬॥ਸਲੋਕਮਃ੩ ॥ਕਰਮਧਰਮਸਭਿਬੰਧਨਾਪਾਪਪੁੰਨਸਨਬੰਧੁ॥ਮਮਤਾਮੋ
ਸੁਬੰਧਨਾਪੁਤ੍ਰਕਲਤ੍ਰਸੁਧੰਧੁ॥ਜਹਦੇਖਾਤਹਜੇਵੜੀਮਾਇਆਕਾਸਨਬੰਧੁ॥ਨਾਨਕ
ਸਚੇਨਾਮਬਿਨੁਵਰਤਣਿਵਰਤੈਅੰਧੁ॥੧॥ਮਃ੪॥ਅੰਧੇਚਾਨਣੁਤਾਥੀਐਜਾਸ
ਤਿਗੁਰਮਿਲੈਰਜਾਇ॥ਬੰਧਨਤੋੜੈਸਚਿਵਸੈਅਗਿਆਨੁਅਧੇਰਾਜਾਇ॥ਸਭੁ
ਕਛੁਦੇਖੈਤਿਸੈਕਾਜਿਨਿਕੀਆਤਨੁਸਾਜਿ॥ਨਾਨਕਸਰਣਿਕਰਤਾਰਕੀਕਰਤਾਰਖੈਲਾ
॥੨॥ਪਉੜੀ॥ ॥ਜਦਹੁਆਪੇਥਾਟੁਕੀਆਬਹਿਕਰਤੈਤਦਹੁਪੁਛਿਨਸੇਵਕੁ

ਆ॥ਤਦਹੁਕਿਆਕੋਲੇਵੈਕਿਆਕੋਦੇਵੈਜਾਂਅਵਰੁਨਦੂਜਾਕੀਆ॥ਫਿਰਿਆਪੇਜ
ਗਤੁਉਪਾਇਆਕਰਤੈਦਾਨੁਸਭਨਾਕਉਦੀਆ॥ਆਪੇਸੇਵਬਣਾਈਅਨੁਗੁਰਮੁਖਿ
ਆਪੇਅੰਮ੍ਰਿਤੁਪੀਆ॥ਆਪਿਨਿਰੰਕਾਰਆਕਾਰੁਹੈਆਪੇਆਪਿਕਰੈਸੁਥੀਆ॥੭॥
ਸਲੋਕਮਃ੩ ॥ਗੁਰਮੁਖਿਪ੍ਰਭੁਸੇਵਹਿਸਦਸਾਚਾਅਨਦਿਨੁਸਹਜਿਪਿਆਰਿ॥
ਸਦਾਅਨੰਦਿਗਾਵਹਿਗੁਣਸਾਚੇਅਰਧਿਉਰਧਿਉਰਿਧਾਰਿ॥ਅੰਤਰਿਪ੍ਰੀਤਮੁ
ਵਸਿਆਧੁਰਿਕਰਮੁਲਿਖਿਆਕਰਤਾਰਿ॥ਨਾਨਕਆਪਿਮਿਲਾਇਅਨੁਆਪੇਕਿ
ਰਪਾਧਾਰਿ॥੧॥ਮਃ੩ ॥ਕਹਿਐਕਥਿਐਨਪਾਈਐਅਨਦਿਨੁਰਹੈਸਦਾਗੁਣ
ਗਾਇ॥ਵਿਣੁਕਰਮੈਕਿਨੈਨਪਾਇਓਭਉਕਿਮੁਏਬਿਲਲਾਇ॥ਗੁਰਕੈਸਬਦਿ
ਮਨੁਤਨੁਭਿਜੈਆਪਿਵਸੈਮਨਿਆਇ॥ਨਾਨਕਨਦਰੀਪਾਈਐਆਪੇਲਏਮਿਲ
ਇ॥੨॥ਪਉੜੀ॥ ॥ਆਪੇਵੇਦਪੁਰਾਣਸਭਿਸਾਸਤਆਪਿਕਥੈਆਪਿਭੀਜੈ॥
ਆਪੇਹੀਬਹਿਪੂਜੇਕਰਤਾਆਪਿਪਰਪੰਚੁਕਰੀਜੈ॥ਆਪਿਪਰਵਿਰਤਿਆਪਿਨਿ
ਰਵਿਰਤੀਆਪੇਅਕਥੁਕਥੀਜੈ॥ਆਪੇਪੁੰਨੁਸਭੁਆਪਿਕਰਾਇਆਪਿਅਲਿਪਤੁ
ਵਰਤੀਜੈ॥ਆਪੇਸੁਖੁਦੁਖੁਦੇਵੈਕਰਤਾਆਪੇਬਖਸਕਰੀਜੈ॥੮॥ਸਲੋਕਮਃ੩॥
ਸੇਖਾਅੰਦਰਹੁਜੋਰੁਛਡਿਤੂਭਉਕਰਿਝਲੁਗਵਾਇ॥ਗੁਰਕੈਭੈਕੇਤੇਨਿਸਤਰੇਭੈਵਿ
ਚਿਨਿਰਭਉਪਾਇ॥ਮਨੁਕਠੋਰੁਸਬਦਿਭੇਦਿਤੂੰਸਾਂਤਿਵਸੈਮਨਿਆਇ॥ਸਾਂਤੀ
ਵਿਚਿਕਾਰਕਮਾਵਣੀਸਾਖਸਮੁਪਾਏਥਾਇ॥ਨਾਨਕਕਾਮਿਕ੍ਰੋਧਿਕਿਨੈਨਪਾਇਓ
ਪੁਛਹੁਗਿਆਨੀਜਾਇ॥੧॥ਮਃ੩ ॥ਮਨਮੁਖਮਾਇਆਮੋਹੁਹੈਨਾਮਿਨਲਗੋ
ਪਿਆਰੁ॥ਕੂੜੁਕਮਾਵੈਕੂੜੁਸੰਗ੍ਰਹੈਕੂੜੁਕਰੇਆਹਾਰੁ॥ਬਿਖੁਮਾਇਆਧਨੁਸੰਚਿ
ਮਰਹਿਅੰਤਿਹੋਇਸਭੁਛਾਰੁ॥ਕਰਮਧਰਮਸੁਚਸੰਜਮਕਰਹਿਅੰਤਰਿਲੋਭੁਵਿ
ਕਾਰੁ॥ਨਾਨਕਜਿਮਨਮੁਖੁਕਮਾਵੈਸੁਥਾਇਨਾਪਵੈਦਰਗਹਿਹੋਇਖੁਆਰੁ॥੨॥
ਪਉੜੀ॥ ॥ਆਪੇਖਾਣੀਆਪੇਬਾਣੀਆਪੇਖੰਡਵਰਭੰਡਕਰੇ॥ਆਪਿਸਮੁੰ
ਦੁਆਪਿਹੈਸਾਗਰੁਆਪੇਹੀਵਿਚਿਰਤਨਧਰੇ॥ਆਪਿਲਹਾਏਕਰੇਜਿਸੁਕਿਰ
ਪਾਜਿਸਨੋਗੁਰਮੁਖਿਕਰੇਹਰੇ॥ਆਪੇਭਉਜਲੁਆਪਿਹੈਬੋਹਿਥਾਆਪੇਖੇਵਟੁ

ਆਪਿਤਰੈ॥ਆਪੇਕਰੇਕਰਾਏਕਰਤਾਅਵਰੁਨਦੂਜਾਤੁਧੈਜੇਸਰੋ॥੯॥ਸਲੋਕਮ:੩
॥ਸਤਿਗੁਰਕੀਸੇਵਾਸਫਲੁਹੈਜੇਕੋਕਰੇਚਿਤੁਲਾਇ॥ਨਾਮੁਪਦਾਰਥੁਪਾਈ
ਐਅਚਿੰਤੁਵਸੈਮਨਿਆਇ॥ਜਨਮਮਰਨਦੁਖੁਕਟੀਐਹਉਮੈਮਮਤਾਜਾਇ॥
ਉਤਮਪਦਵੀਪਾਈਐਸਚੇਰਹੈਸਮਾਇ॥ਨਾਨਕਪੂਰਬਿਜਿਨਕਉਲਿਖਿਆ
ਤਿਨਾਸਤਿਗੁਰੁਮਿਲਿਆਆਇ॥੧॥ਮ:੩॥ਨਾਮਿਰਤਾਸਤਿਗੁਰੂਹੈਕਲਿ
ਜੁਗਬੋਹਿਥੁਹੋਇ॥ਗੁਰਮੁਖਿਹੋਵੈਸੁਪਾਰਿਪਵੈਜਿਨਾਅੰਦਰਿਸਚਾਸੋਇ॥
ਨਾਮੁਸਮਾਲੇਨਾਮੁਸੰਗ੍ਰਹੈਨਾਮੇਹੀਪਤਿਹੋਇ॥ਨਾਨਕਸਤਿਗੁਰੁਪਾਇਆਕਰ
ਮਿਪਰਾਪਤਿਹੋਇ॥੨॥ਪਉੜੀ॥ ॥ਆਪੇਪਾਰਸੁਆਪਿਧਾਤੁਹੈਆਪਿ
ਕੀਤੋਨੁਕੰਚਨੁ॥ਆਪੇਠਾਕੁਰੁਸੇਵਕੁਆਪੇਆਪੇਹੀਪਾਪਖੰਡਨੁ॥ਆਪੇਸਭਿ
ਘਟਭੋਗਵੈਸੁਆਮੀਆਪੇਹੀਸਭੁਅੰਜਨੁ॥ਆਪਿਬਿਬੇਕੁਆਪਿਸਭੁਬੇ
ਤਾਆਪੇਗੁਰਮੁਖਿਭੰਜਨੁ॥ਜਨੁਨਾਨਕੁਸਾਲਾਹਿਨਰਜੈਤੁਧੁਕਰਤੇਤੂਹਰਿਸੁ
ਦਾਤਾਵਡਨੁ॥੧੦॥ਸਲੋਕਮ:੪॥ਬਿਨੁਸਤਿਗੁਰਸੇਵੇਜੀਅਕੇਬੰਧ
ਨਾਜੇਤੇਕਰਮਕਮਾਹਿ॥ਬਿਨੁਸਤਿਗੁਰਸੇਵੇਠਵਰਨਪਾਵਹੀਮਰਿਜੰਮਹਿਆ
ਵਹਿਜਾਹਿ॥ਬਿਨੁਸਤਿਗੁਰਸੇਵੇਫਿਕਾਬੋਲਣਾਨਾਮੁਨਵਸੈਮਨਿਆਇ॥
ਨਾਨਕਬਿਨੁਸਤਿਗੁਰਸੇਵੇਜਮਪੁਰਿਬਧੇਮਾਰੀਅਹਿਮੁਹਿਕਾਲੈਉਠਿਜਾ
ਹਿ॥੧॥ਮ:੩॥ਇਕਿਸਤਿਗੁਰਕੀਸੇਵਾਕਰਹਿਚਾਕਰੀਹਰਿਨਾਮੇਲਗੈ
ਪਿਆਰੁ॥ਨਾਨਕਜਨਮੁਸਵਾਰਨਿਆਪਣਾਕੁਲਕਾਕਰਨਿਉਧਾਰੁ॥੨॥
ਪਉੜੀ॥ਆਪੇਚਾਟਸਾਲਆਪਿਹੈਪਾਧਾਆਪੇਚਾਟੜੇਪੜਣਕਉਆਣੇ॥
ਆਪੇਪਿਤਾਮਾਤਾਹੈਆਪੇਆਪੇਬਾਲਕਕਰੇਸਿਆਣੇ॥ਇਕਥੈਪੜਿਬੁਝੈਸਭੁਆ
ਪੇਇਕਥੈਆਪੇਕਰੇਇਆਣੇ॥ਇਕਨਾਅੰਦਰਿਮਹਲਿਬੁਲਾਏਜਾਆਪਿਤੇਰੈਮਨਿ
ਸਚੇਭਾਣੇ॥ਜਿਨਾਆਪੇਗੁਰਮੁਖਿਦੇਵਡਿਆਈਸੇਜਨਸਚੀਦਰਗਹਿਜਾਣੇ॥੧੧॥
ਸਲੋਕੁਮਰਦਾਨਾ੧॥ਕਲਿਕਲਵਾਲੀਕਾਮੁਮਦੁਮਨੂਆਪੀਵਣਹਾਰੁ॥ਕ੍ਰੋਧ
ਕਟੋਰੀਮੋਹਿਭਰੀਪੀਲਾਵਾਅਹੰਕਾਰੁ॥ਮਜਲਸਕੂੜੇਲਬਕੀਪੀਪੀਹੋਇਖੁਆਰੁ॥

ਕਰਣੀਲਾਹਣਿਸਤੁਗੁੜੁਸਚੁਸਰਾਕਰਿਸਾਰੁ॥ਗੁਣਮੰਡੇਕਰਿਸੀਲੁਘਿਉਸਰਮੁ ੨੭੯
ਮਾਸੁਆਹਾਰੁ॥ਗੁਰਮੁਖਿਪਾਈਐਨਾਨਕਾਖਾਧੈਜਾਹਿਬਿਕਾਰ॥੧॥ਮਰਦਾਨਾ੧
॥ਕਾਇਆਲਾਹਣਿਆਪੁਮਦੁਮਜਲਸਤ੍ਰਿਸਨਾਧਾਤੁ॥ਮਨਸਾਕਟੋਰੀਕੂੜਿਭਰੀ
ਪੀਲਾਏਜਮਕਾਲੁ॥ਇਤੁਮਦਿਪੀਤੈਨਾਨਕਾਬਹੁਤੇਖਟੀਅਹਿਬਿਕਾਰ॥ਗਿਆ
ਨੁਗੁੜੁਸਾਲਾਹਮੰਡੇਭਉਮਾਸੁਆਹਾਰੁ॥ਨਾਨਕਇਹੁਭੋਜਨੁਸਚੁਹੈਸਚੁਨਾਮੁਆ
ਧਾਰੁ॥੨॥ਕਾਂਯਾਂਲਾਹਣਿਆਪੁਮਦੁਅੰਮ੍ਰਿਤਤਿਸਕੀਧਾਰ॥ਸਤਸੰਗਤਿਸਿਉ
ਮੇਲਾਪੁਹੋਇਲਿਵਕਟੋਰੀਅੰਮ੍ਰਿਤਭਰੀਪੀਪੀਕਟਹਿਬਿਕਾਰ॥੩॥ਪਉੜੀ॥
ਆਪੇਸੁਰਿਨਰਗਣਗੰਧਰਬਾਆਪੇਖਟਦਰਸਨਕੀਬਾਣੀ॥ਆਪੇਸਿਵਸੰਕਰਮ
ਹੇਸਾਆਪੇਗੁਰਮੁਖਿਅਕਥਕਹਾਣੀ॥ਆਪੇਜੋਗੀਆਪੇਭੋਗੀਆਪੇਸੰਨਿਆਸੀਫਿ
ਰੈਬਿਬਾਣੀ॥ਆਪੈਨਾਲਿਗੋਸਟਿਆਪਿਉਪਦੇਸੈਆਪੇਸੁਘੜੁਸਰੂਪੁਸਿਆਣੀ
॥ਆਪਣਾਚੋਜੁਕਰਿਵੇਖੈਆਪੇਆਪੇਸਭਨਾਜੀਆਕਾਹੈਜਾਣੀ॥੧੨॥ਸਲੋਕੁਮ:੩
॥ਏਹਾਸੰਧਿਆਪਰਵਾਣੁਹੈਜਿਤੁਹਰਿਪ੍ਰਭੁਮੇਰਾਚਿਤਿਆਵੈ॥ਹਰਿਸਿਉਪ੍ਰੀਤਿਉ
ਪਜੈਮਾਇਆਮੋਹੁਜਲਾਵੈ॥ਗੁਰਪਰਸਾਦੀਦੁਬਿਧਾਮਰੈਮਨੂਆਅਸਥਿਰੁਸੰਧਿਆ
ਕਰੇਵੀਚਾਰੁ॥ਨਾਨਕਸੰਧਿਆਕਰੈਮਨਮੁਖੀਜੀਉਨਟਿਕੈਮਰਿਜੰਮੈਹੋਇਖੁਆਰੁ॥੧॥
ਮ:੩॥ਪ੍ਰਿਉਪ੍ਰਿਉਕਰਤੀਸਭੁਜਗੁਫਿਰੀਮੇਰੀਪਿਆਸਨਜਾਇ॥ਨਾਨਕਸਤਿਗੁਰਿਮਿ
ਲਿਐਮੇਰੀਪਿਆਸਗਈਪਿਰੁਪਾਇਆਘਰਿਆਇ॥੨॥ਪਉੜੀ॥ ॥ਆਪੇ
ਤੰਤੁਪਰਮਤੰਤੁਸਭੁਆਪੇਆਪੇਠਾਕੁਰੁਦਾਸੁਭਇਆ॥ਆਪੇਦਸਅਠਵਰਨਉਪਾਇ
ਅਨੁਆਪਿਬ੍ਰਹਮੁਆਪਿਰਾਜੁਲਇਆ॥ਆਪੇਮਾਰੇਆਪੇਛੋਡੈਆਪੇਬਖਸੇਕਰੇਦਇ
ਆ॥ਆਪਿਅਭੁਲੁਨਭੁਲੈਕਬਹੀਸਭੁਸਚੁਤਪਾਵਸੁਸਚੁਥਿਆ॥ਆਪੇਜਿਨਾਬੁ
ਝਾਏਗੁਰਮੁਖਿਤਿਨਅੰਦਰਹੁਦੂਜਾਭਰਮੁਗਇਆ॥੧੩॥ਸਲੋਕੁਮ:੫॥ਹਰਿਨਾ
ਮੁਨਸਿਮਰਹਿਸਾਧਸੰਗਿਤੈਤਨਿਉਡੈਖੇਹ॥ਜਿਨਿਕੀਤੀਤਿਸੈਨਜਾਣਈਨਾਨਕਫਿਟੁ
ਅਲੂਣੀਦੇਹ॥੧॥ਮ:੫॥ਘਟਿਵਸਹਿਚਰਣਾਰਬਿੰਦਰਸਨਾਜਪੈਗੁਪਾਲ॥ਨਾਨ
ਕਸੋਪ੍ਰਭੁਸਿਮਰੀਐਤਿਸੁਦੇਹੀਕਉਪਾਲਿ॥੨॥ਪਉੜੀ॥ ॥ਆਪੇਅਠਸਠਿਤੀ

ਰਖੁਕਰਤਾਆਪਿਕਰੇਇਜਿਨ੍ਹਨੁ॥ਆਪੇਸੰਜਮਿਵਰਤੈਸੁਆਮੀਆਪਿਜਪਾਇਹਿਨਾਮੁ
ਆਪਿਦਇਆਲੁਹੋਇਭਉਖੰਡਨੁਆਪਿਕਰੈਸਭੁਦਾਨੁ॥ਜਿਸਨੋਗੁਰਮੁਖਿਆਪਿਬੁ
ਝਾਏਸੋਸਦਹੀਦਰਗਹਿਪਾਏਮਾਨੁ॥ਜਿਸਦੀਪੈਜਰਖੈਹਰਿਸੁਆਮੀਸੋਸਚਾਹਰਿਜਾਨੁ
੧੪॥ਸਲੋਕੁਮ:੩ ॥ਨਾਨਕਬਿਨੁਸਤਿਗੁਰਭੇਟੇਜਗੁਅੰਧੁਹੈਅੰਧੇਕਰਮਕਮਾਇ
ਸਬਦੈਸਿਉਚਿਤੁਨਲਾਵਈਜਿਤੁਸੁਖੁਵਸੈਮਨਿਆਇ॥ਤਾਮਸਿਲਗਾਸਦਾਫਿਰੈ
ਤਿਨਿਸਿਜਲਤੁਬਿਹਾਇ॥ਜੋਤਿਸੁਭਾਵੈਸੋਥੀਐਕਹਣਾਕਿਛੂਨਜਾਇ॥੧॥ਮ:੩॥
ਸਤਿਗੁਰੂਫੁਰਮਾਇਆਕਾਰੀਏਹਕਰੇਹੁ॥ਗੁਰੂਦੁਆਰੈਹੋਇਕੈਸਾਹਿਬੁਸੰਮਾਲੇਹੁ॥ਸਾ
ਹਿਬੁਸਦਾਹਜੂਰਿਹੈਭਰਮੈਕੇਛਉੜਕਾਟਿਕੈਅੰਤਰਿਜੋਤਿਧਰੇਹੁ॥ਹਰਿਕਾਨਾਮੁਅੰਮ੍ਰਿ
ਤੁਹੈਦਾਰੂਏਹੁਲਾਏਹੁ॥ਸਤਿਗੁਰਕਾਭਾਣਾਚਿਤਿਰਖਹੁਸੰਜਮੁਸਚਾਨੇਹੁ॥ਨਾਨਕਐ
ਥੈਸੁਖੈਅੰਦਰਿਰਖਸੀਅਗੈਹਰਿਸਿਉਕੇਲਕਰੇਹੁ॥੨॥ਪਉੜੀ॥ ॥ਆਪੇਭਾਰ
ਹਬਣਸਪਤਿਆਪੇਹੀਫਲਲਾਇਨੁ॥ਆਪੇਮਾਲੀਆਪਿਸਭੁਸਿੰਚੈਆਪੇਹੀਮੁ
ਹਿਪਾਇਨੁ॥ਆਪੇਕਰਤਾਆਪੇਭੁਗਤਾਆਪੇਦੇਇਦਿਵਾਇਨੁ॥ਆਪੇਸਾਹਿਬੁਆਪੇਹੈਰਾ
ਖਾਆਪੇਰਹਿਆਸਮਾਇਨੁ॥ਜਨੁਨਾਨਕਵਡਿਆਈਆਖੈਹਰਿਕਰਤੇਕੀਜਿਸਨੋਤਿਲੁ
ਨਤਮਾਇਨੁ॥੧੫॥ਸਲੋਕੁਮ:੩ ॥ਮਾਣਸੁਭਰਿਆਆਣਿਆਮਾਣਸੁਭਰਿਆ
ਆਇ॥ਜਿਤੁਪੀਤੈਮਤਿਦੂਰਿਹੋਇਬਰਲੁਪਵੈਵਿਚਿਆਇ॥ਆਪਣਾਪਰਾਇਆ
ਨਪਛਾਣਈਖਸਮਹੁਧਕੇਖਾਇ॥ਜਿਤੁਪੀਤੈਖਸਮੁਵਿਸਰੈਦਰਗਹਮਿਲੈਸਜਾਇ
ਝੂਠਾਮਦੁਮੂਲਿਨਪੀਚਈਜੇਕਾਪਾਰਿਵਸਾਇ॥ਨਾਨਕਨਦਰੀਸਚੁਮਦੁਪਾਈਐਸ
ਤਿਗੁਰੁਮਿਲੈਜਿਸੁਆਇ॥ਸਦਾਸਾਹਿਬਕੈਰੰਗਿਰਹੈਮਹਲੀਪਾਵੈਥਾਉ॥੧॥ਮ:੩॥
ਇਹੁਜਗਤੁਜੀਵਤੁਮਰੈਜਾਇਸਨੋਸੋਝੀਹੋਇ॥ਜਾਤਿਨਿਸਵਾਲਿਆਤਾਂਸਵਿ
ਹਿਆਜਗਾਏਤਾਂਸੁਧਿਹੋਇ॥ਨਾਨਕਨਦਰਿਕਰੇਜੇਆਪਣੀਸਤਿਗੁਰੁਮੇਲੈਸੋਇ
ਗੁਰਪ੍ਰਸਾਦਿਜੀਵਤੁਮਰੈਤਾਫਿਰਿਮਰਣੁਨਹੋਇ॥੨॥ਪਉੜੀ॥ ॥ਜਿਸਦਾਕੀ
ਤਾਸਭੁਕਿਛੁਹੋਵੈਤਿਸਨੋਪਰਵਾਹਨਾਹੀਕਿਸੈਕੇਰੀ॥ਹਰਿਜੀਉਤੇਰਾਦਿਤਾਸਭੁਕੋ
ਵੈਸਭਮੁਹਤਾਜੀਕਢੈਤੇਰੀ॥ਜਿਤੁਧਨੋਸਾਲਾਹੇਸੁਸਭੁਕਿਛੁਪਾਵੈਜਿਸਨੋਕਿਰਪਾ

ਕੈਜਨਕੇਰੀ॥ਸੋਈਸਾਹੁਸਚਾਵਣਜਾਰਾਜਿਨਿਵਖਰੁਲਦਿਆਹਰਿਨਾਮੁਧਨੁਤੇਰੀ॥
ਸਭਿਤਿਸੈਨੋਸਾਲਾਹਿਹੁਸੰਤਹੁਜਿਨਿਦੂਜੇਭਾਵਕੀਮਾਰਿਵਿਡਾਰੀਢੇਰੀ॥੧੬॥ਸਲੋ
ਕ॥ ॥ਕਬੀਰਾਮਰਤਾਮਰਤਾਜਗੁਮੁਆਮਰਿਭਿਨਜਾਨੈਕੋਇ॥ਐਸੀਮਰਨੀਜੋਮ
ਰੈਬਹੁਰਿਨਮਰਨਾਹੋਇ॥੧॥ਮ:੩॥ਕਿਆਜਾਣਾਕਿਵਮਰਹਗੇਕੈਸਾਮਰਣਾਹੋਇ
॥ਜੇਕਰਿਸਾਹਿਬੁਮਨਹੁਨਵੀਸਰੈਤਾਸਹਿਲਾਮਰਣਾਹੋਇ॥ਮਰਣੈਤੇਜਗਤੁਡਰੈਜੀ
ਵਿਆਲੋੜੈਸਭੁਕੋਇ॥ਗੁਰਪਰਸਾਦੀਜੀਵਤੁਮਰੈਹੁਕਮੈਬੂਝੈਸੋਇ॥ਨਾਨਕਐ
ਸੀਮਰਨੀਜੋਮਰੈਤਾਸਦਜੀਵਣੁਹੋਇ॥੨॥ਪਉੜੀ॥ ॥ਜਾਆਪਿਕ੍ਰਿਪਾਲੁਹੋ
ਵੈਹਰਿਸੁਆਮੀਤਾਆਪਣਾਂਨਾਉਹਰਿਆਪਿਜਪਾਵੈ॥ਆਪੇਸਤਿਗੁਰੁਮੇਲਿਸੁਖੁਦੇ
ਵੈਆਪਣਾਂਸੇਵਕੁਆਪਿਹਰਿਭਾਵੈ॥ਆਪਣਿਆਸੇਵਕਕੀਆਪਿਪੈਜਰਖੈਆ
ਪਿਣਿਆਭਗਤਾਕੀਪੈਰੀਪਾਵੈ॥ਧਰਮਰਾਇਹੈਹਰਿਕਾਕੀਆਹਰਿਜਨਸੇਵਕਨੇੜਿ
ਨਆਵੈ॥ਜੋਹਰਿਕਾਪਿਆਰਾਸੋਸਭਨਾਕਾਪਿਆਰਾਹੋਰਕੇਤੀਝਖਿਝਖਿਆਵੈਜ
ਵੈ॥੧੭॥ਸਲੋਕਮ:੩ ॥ਰਾਮੁਰਾਮੁਕਰਤਾਸਭੁਜਗੁਫਿਰੈਰਾਮੁਨਪਾਇਆਜਾਇ
॥ਅਗਮੁਅਗੋਚਰੁਅਤਿਵਡਾਅਤੁਲੁਨਤੁਲਿਆਜਾਇ॥ਕੀਮਤਿਕਿਨੈਨਪਾਈ
ਆਕਿਤੈਨਲਇਆਜਾਇ॥ਗੁਰਕੈਸਬਦਿਭੇਦਿਆਇਨਬਿਧਿਵਸਿਆਮਨਿਆ
ਇ॥ਨਾਨਕਆਪਿਅਮੇਉਹੈਗੁਰਕਿਰਪਾਤੇਰਹਿਆਸਮਾਇ॥ਆਪੇਮਿਲਿਆਮਿ
ਲਿਰਹਿਆਆਪੇਮਿਲਿਆਆਇ॥੧॥ਮ:੩॥ਏਮਨਇਹੁਧਨੁਨਾਮੁਹੈਜਿਤੁਸ
ਦਾਸਦਾਸੁਖੁਹੋਇ॥ਤੋਟਾਮੂਲਿਨਆਵਈਲਾਹਾਸਦਹੀਹੋਇ॥ਖਾਧੈਖਰਚਿਐਤੋ
ਟਿਨਆਵਈਸਦਾਸਦਾਓਹੁਦੇਇ॥ਸਹਸਾਮੂਲਿਨਹੋਵਈਹਾਣਤਕਦੇਨਹੋਇ॥
ਨਾਨਕਗੁਰਮੁਖਿਪਾਈਐਜਾਕਉਨਦਰਿਕਰੇਇ॥੨॥ਪਉੜੀ॥ ॥ਆਪੇਸਭਘ
ਟਅੰਦਰੇਆਪੇਹੀਬਾਹਰਿ॥ਆਪੇਗੁਪਤੁਵਰਤਦਾਆਪੇਹੀਜਾਹਰਿ॥ਜੁਗਛਤੀਹ
ਗੁਬਾਰੁਕਰਿਵਰਤਿਆਸੁੰਨਾਹਰਿ॥ਓਥੈਵੇਦਪੁਰਾਨਨਸਾਸਤਾਆਪੇਹਰਿਨਰਹਰਿ
॥ਬੈਠਾਤਾੜੀਲਾਇਆਪਿਸਭਦੂਹੀਬਾਹਰਿ॥ਆਪਣੀਮਿਤਿਆਪਿਜਾਣਦਾਆ
ਪੇਹੀਗਉਹਰੁ॥੧੮॥ਸਲੋਕਮ:੩ ॥ਹਉਮੈਵਿਚਿਜਗਤੁਮੁਆਮਰਦੋਮਰ

ਜਾਇ॥ਜਿਚਰੁਵਿਚਿਦੰਮੁਹੈਤਿਚਰੁਨਚੇਤਈਕਿਕਰੇਗੁਅਗੈਜਾਇ॥ਗਿਆਨੀਹੋਇ
ਸੁਚੇਤੰਨੁਹੋਇਅਗਿਆਨੀਅੰਧੁਕਮਾਇ॥ਨਾਨਕਐਥੈਕਮਾਵੈਸੋਮਿਲੈਅਗੈਪਾਏਜਾ
ਇ॥੧॥ਮਃ੩॥ਧੁਰਿਖਸਮੈਕਾਹੁਕਮੁਪਇਆਵਿਣੁਸਤਿਗੁਰਚੇਤਿਆਨਜਾਇ॥ਸ
ਤਿਗੁਰਿਮਿਲਿਐਅੰਤਰਿਰਵਿਰਹਿਆਸਦਾਰਹਿਆਲਿਵਲਾਇ॥ਦਮਿਦਮਿਸਦਾ
ਸਮ੍ਹਾਲਦਾਦੰਮੁਨਬਿਰਥਾਜਾਇ॥ਜਨਮਮਰਨਕਾਭਉਗਇਆਜੀਵਨਪਦਵੀਪਾ
ਇ॥ਨਾਨਕਇਹੁਮਰਤਬਾਤਿਸਨੋਦੇਇਜਿਸਨੋਕਿਰਪਾਕਰੇਰਜਾਇ॥੨॥ਪਉੜੀ॥
ਆਪੇਦਾਨਾਂਬੀਨਿਆਆਪੇਪਰਧਾਨਾਂ॥ਆਪੇਰੂਪਦਿਖਾਲਦਾਆਪੇਲਾਇਧਿਆ
ਨਾ॥ਆਪੇਮੋਨੀਵਰਤਦਾਆਪੇਕਥੈਗਿਆਨਾਂ॥ਕਉੜਾਕਿਸੈਨਲਗਈਸਭਨਾਹੀਭਾਨਾ
ਉਸਤਤਿਬਰਨਿਨਸਕੀਐਸਦਸਦਕੁਰਬਾਨਾ॥੧੯॥ਸਲੋਕਮਃ੧॥ ਕਲੀਅੰਦ
ਰਿਨਾਨਕਾਜਿੰਨਾਂਦਾਅਉਤਾਰੁ॥ਪੁਤੁਜਿਨੂਰਾਧੀਆਜਿੰਨੂਰੀਜੋਰੂਜਿੰਨਾਦਾਸਿਕਦਾਰੁ॥
ਮਃ੧॥ ਹਿੰਦੂਮੂਲੇਭੂਲੇਅਖੁਟੀਜਾਂਹੀ॥ਨਾਰਦਿਕਹਿਆਸਿਪੂ... ਰਾਂਹੀ॥ਅੰਧੇਗੁੰਗੇ
ਅੰਧਅੰਧਾਰੁ॥ਪਾਥਰੁਲੇਪੂਜਹਿਮੁਗਧਗਵਾਰ॥ਓਹਿਜਾਆਪਿਡੁਬੇਤੁਮਕਹਾਤਰਣ
ਹਾਰੁ॥੨॥ਪਉੜੀ॥ ਸਭੁਕਿਹੁਤੇਰੈਵਸਿਹੈਤੂਸਚਾਸਾਹੁ॥ਭਗਤਰਤੇਰੰਗਿਏਕੈ
ਪੂਰਾਵੇਸਾਹੁ॥ਅੰਮ੍ਰਿਤੁਭੋਜਨੁਨਾਮੁਹਰਿਰਜਿਰਜਿਜਨਖਾਹੁ॥ਸਭਿਪਦਾਰਥਪਾਈਅ
ਨਿਸਿਮਰਣੁਸਚੁਲਾਹੁ॥ਸੰਤਪਿਆਰੇਪਾਰਬ੍ਰਹਮਨਾਨਕਹਰਿਅਗਮਅਗਾਹੁ॥੨੦॥ਸ
ਲੋਕਮਃ੩॥ ਸਭੁਕਿਛੁਹੁਕਮੇਆਵਦਾਸਭੁਕਿਛੁਹੁਕਮੇਜਾਇ॥ਜੇਕੋਮੂਰਖੁਆ
ਪਹੁਜਾਣੈਅੰਧਾਅੰਧੁਕਮਾਇ॥ਨਾਨਕਹੁਕਮੁਕੋਗੁਰਮੁਖਿਬੁਝੈਜਿਸਨੋਕਿਰਪਾਕਰੇਰਜਾਇ
॥੧॥ਮਃ੩॥ ਸੋਜੋਗੀਜੁਗਤਿਸੋਪਾਏਜਿਸਨੋਗੁਰਮੁਖਿਨਾਮੁਪਰਾਪਤਿਹੋਇ॥ਤਿਸੁਜੋ
ਗੀਕੀਨਗਰੀਸਭੁਕੋਵਸੈਭੇਖੀਜੋਗੁਨਹੋਇ॥ਨਾਨਕਐਸਾਵਿਰਲਾਕੋਜੋਗੀਜਿਸੁਘਟਿ
ਪਰਗਟੁਹੋਇ॥੨॥ਪਉੜੀ॥ ॥ਆਪੇਜੰਤਉਪਾਇਅਨੁਆਪੇਆਧਾਰੁ॥ਆਪੇਸੂ
ਖਮੁਭਾਲੀਐਆਪੇਪਾਸਾਰੁ॥ਆਪਿਇਕਾਤੀਹੋਇਰਹੈਆਪੇਵਡਪਰਵਾਰੁ॥ਨਾਨ
ਕੁਮੰਗੈਦਾਨੁਹਰਿਸੰਤਾਰੇਨਾਰੁ॥ਹੋਰੁਦਾਤਾਰੁਨਸੁਝਈਤੂਦੇਵਣਹਾਰੁ॥੨੧॥੧॥
ਸੁਧੁ॥

ੴਸਤਿਨਾਮੁਕਰਤਾਪੁਰਖੁਨਿਰਭਉਨਿਰਵੈਰੁ
ਅਕਾਲਮੂਰਤਿਅਜੂਨੀਸੈਭੰਗੁਰਪ੍ਰਸਾਦਿ॥
ਰਾਗੁਵਡਹੰਸੁਮਹਲਾ੧ ਘਰੁ੧ ॥ਅਮਲੀਅਮਲੁਨਅੰਬੜੈ
ਮਛੀਨੀਰੁਨਹੋਇ॥ਜੋਰਤੇਸਹਿਆਪਣੈਤਿਨਭਾਵੈਸਭੁਕੋਇ॥੧॥ਹਉਵਾਰੀਵੰ
ਞਾਖੰਨੀਐਵੰਞਾਤਉਸਾਹਿਬਕੇਨਾਵੈ॥੧॥ਰਹਾਉ॥ਸਾਹਿਬੁਸਫਲਿਓਰੁਖੜਾ
ਅੰਮ੍ਰਿਤੁਜਾਕਾਨਾਉ॥ਜਿਨਿਪੀਆਤੇਤ੍ਰਿਪਤਭਏਹਉਤਿਨਬਲਿਹਾਰੈਜਾਉ॥੨॥
ਮੈਕੀਨਦਰਿਨਆਵਹੀਵਸਹਿਹਭੀਆਂਨਾਲਿ॥ਤਿਖਾਤਿਹਾਇਆਕਿਉਲਹੈ
ਜਾਸਰਭੀਤਰਿਪਾਲਿ॥੩॥ਨਾਨਕੁਤੇਰਾਬਾਣੀਆਤੂਸਾਹਿਬੁਮੈਰਾਸਿ॥ਮਨਤੇ
ਧੋਖਾਤਾਲਹੈਜਾਸਿਫਤਿਕਰੀਅਰਦਾਸਿ॥੪॥੧॥ਵਡਹੰਸੁਮਹਲਾ੧॥
ਗੁਣਵੰਤੀਸਹੁਰਾਵਿਆਨਿਰਗੁਣਿਕੂਕੇਕਾਇ॥ਜੇਗੁਣਵੰਤੀਥੀਰਹੈਤਾਭੀ
ਸਹੁਰਾਵਣਜਾਇ॥੧॥ਮੇਰਾਕੰਤੁਰੀਸਾਲੂਕੀਧਨਅਵਰਾਰਾਵੇਜੀ॥੧॥ਰਹਾਉ॥
ਕਰਣੀਕਾਮਣਜੇਥੀਐਜੇਮਨੁਧਾਗਾਹੋਇ॥ਮਾਣਕੁਮੁਲਿਨਪਾਈਐਲੀਜੈਚਿ
ਤਿਪਰੋਇ॥੨॥ਰਾਹੁਦਸਾਈਨਜੁਲਾਂਆਖਾਂਅੰਮੜੀਆਸੁ॥ਤੈਸਹਨਾਲਿਅਕੂਅ
ਣਾਕਿਉਥੀਵੈਘਰਵਾਸੁ॥੩॥ਨਾਨਕਏਕੀਬਾਹਰਾਦੂਜਾਨਾਹੀਕੋਇ॥ਤੈਸਹਲਗੀਜੇ
ਰਹੈਭੀਸਹੁਰਾਵੈਸੋਇ॥੪॥੨॥ਵਡਹੰਸੁਮਹਲਾ੧ ਘਰੁ੨ ॥ਮੋਰੀਰੁਣਝੁਣਲਾ
ਇਆਭੈਣੇਸਾਵਣੁਆਇਆ॥ਤੇਰੇਮੁੰਧਕਟਾਰੇਜੇਵਡਾਤਿਨਿਲੋਭੀਲੋਭਲੁਭਾਇ
ਆ॥ਤੇਰੇਦਰਸਨਵਿਟਹੁਖੰਨੀਐਵੰਞਾਤੇਰੇਨਾਮਵਿਟਹੁਕੁਰਬਾਣੋ॥ਜਾਤੂਤਾਮੈਮਾਣੁਕੀ
ਆਹੈਤੁਧੁਬਿਨੁਕੇਹਾਮੇਰਾਮਾਣੋ॥ਚੂੜਾਭੰਨੁਪਲੰਘਸਿਉਮੁੰਧੇਸਣੁਬਾਹੀਸਣੁਬਾਹਾ॥
ਏਤੇਵੇਸਕਰੇਦੀਏਮੁੰਧੇਸਹੁਰਾਤੋਅਵਰਾਹਾ॥ਨਾਮਨੀਆਰੁਨਚੂੜੀਆਨਾਸੇਵੰਗੁੜੀ
ਆਹਾ॥ਜੋਸਹਕੰਠਿਨਲਗੀਆਜਲਨੁਸਿਬਾਹੜੀਆਹਾ॥ਸਭਿਸਹੀਆਸਹੁਰਾ
ਵਣਿਗਈਆਹਉਦਾਧੀਕੈਦਰਿਜਾਵਾ॥ਅੰਮਾਲੀਹਉਖਰੀਸੁਚਜੀਤੈਸਹਏਕਿਨ
ਭਾਵਾ॥ਮਾਠਿਗੁੰਦਾਈਪਟੀਆਭਰੀਐਮਾਗਸੰਧੂਰੇ॥ਅਗੈਗਈਨਮੰਨੀਆਮਰਉ
ਵਿਸੂਰਿਵਿਸੂਰੇ॥ਮੈਰੋਵੰਦੀਸਭੁਜਗੁਰੁਨਾਰੁੰਨੜੇਵਣਹੁਪੰਖੇਰੂ॥ਇਕੁਨਰੁੰਨਾਮੇਰੈਤ

ਨਕਾਬਿਰਹਾਜਿਨਿਹਉਪਿਰਹੁਵਿਛੋੜੀ॥ਸੁਪਨੈਆਇਆਭੀਗਇਆਮੈਜਲੁਭ
ਰਿਆਰੋਇ॥ਆਇਨਸਕਾਤੁਝਕਨਿਪਿਆਰੇਭੇਜਿਨਸਕਾਕੋਇ॥ਆਉਸਭਾਗੀਨੀ
ਦੜੀਏਮਤੁਸਹੁਦੇਖਾਸੋਇ॥ਤੈਸਾਹਿਬਕੀਬਾਤਜਿਆਖੈਕਹੁਨਾਨਕਕਿਆਦੀਜੈ
॥ਸੀਸੁਵਢੇਕਰਿਬੈਸਣੁਦੀਜੈਵਿਣੁਸਿਰਸੇਵਕਰੀਜੈ॥ਕਿਉਨਮਰੀਜੈਜੀਅੜਾਨ
ਦੀਜੈਜਾਸਹੁਭਇਆਵਿਡਾਣਾ॥੧॥੩॥

ੴਸਤਿਗੁਰਪ੍ਰਸਾਦਿ॥

ਵਡਹੰਸੁਮਹਲਾ੩ ਘਰੁ੧

ਮਨਿਮੈਲੈਸਭੁਕਿਛੁਮੈਲਾਤਨਿਧੋਤੈਮਨੁਹਛਾਨਹੋਇ॥ਇਹਜਗਤੁਭਰਮਿਭੁਲਾ
ਇਆਵਿਰਲਾਬੂਝੈਕੋਇ॥੧॥ਜਪਿਮਨਮੇਰੇਤੂਏਕੋਨਾਮੁ॥ਸਤਿਗੁਰਿਦੀਆਮੋ
ਕਉਏਹੁਨਿਧਾਨੁ॥੧॥ਰਹਾਉ॥ਸਿਧਾਕੇਆਸਣਜੇਸਿਖੈਇੰਦ੍ਰੀਵਸਿਕਰਿਕਮਾਇ
॥ਮਨਕੀਮੈਲੁਨਉਤਰੈਹਉਮੈਮੈਲੁਨਜਾਇ॥੨॥ਇਸੁਮਨਕਉਹੋਰੁਸੰਜਮੁਕੋਨਾਹੀ
ਵਿਣੁਸਤਿਗੁਰਕੀਸਰਣਾਇ॥ਸਤਗੁਰਿਮਿਲਿਐਉਲਟੀਭਈਕਹਣਾਕਿਛੂਨ
ਜਾਇ॥੩॥ਭਣਤਿਨਾਨਕੁਸਤਿਗੁਰਕਉਮਿਲਦੋਮਰੈਗੁਰਕੈਸਬਦਿਫਿਰਿਜੀਵੈ
ਕੋਇ॥ਮਮਤਾਕੀਮਲੁਉਤਰੈਇਹੁਮਨੁਹਛਾਹੋਇ॥੪॥੧॥ਵਡਹੰਸੁਮਹਲਾ੩
॥ਨਦਰੀਸਤਗੁਰੁਸੇਵੀਐਨਦਰੀਸੇਵਾਹੋਇ॥ਨਦਰੀਇਹੁਮਨੁਵਸਿਆਵੈ
ਨਦਰੀਮਨੁਨਿਰਮਲੁਹੋਇ॥੧॥ਮੇਰੇਮਨਚੇਤਿਸਚਾਸੋਇ॥ਏਕੋਚੇਤਹਿਤਾਸੁਖੁਪਾ
ਵਹਿਫਿਰਿਦੂਖੁਨਮੂਲੇਹੋਇ॥੧॥ਰਹਾਉ॥ਨਦਰੀਮਰਿਕੈਜੀਵੀਐਨਦਰੀਸਬਦੁ
ਵਸੈਮਨਿਆਇ॥ਨਦਰੀਹੁਕਮੁਬੁਝੀਐਹੁਕਮੇਰਹੈਸਮਾਇ॥੨॥ਜਿਨਿਜਿਹਵਾ
ਹਰਿਰਸੁਨਚਖਿਓਸਾਜਿਹਵਾਜਲਿਜਾਉ॥ਅਨਰਸਸਾਦੇਲਗਿਰਹੀਦੁਖੁਪਾਇਆ
ਦੂਜੈਭਾਇ॥੩॥ਸਭਨਾਨਦਰਿਏਕਹੈਆਪੇਫਰਕੁਕਰੇਇ॥ਨਾਨਕਸਤਗੁਰਿਮਿ
ਲਿਐਫਲੁਪਾਇਆਨਾਮੁਵਡਾਈਦੇਇ॥੪॥੨॥ਵਡਹੰਸੁਮਹਲਾ੩
ਮਾਇਆਮੋਹੁਗੁਬਾਰੁਹੈਗੁਰਬਿਨੁਗਿਆਨੁਨਹੋਈ॥ਸਬਦਿਲਗੇਤਿਨਬੁਝਿਆ
ਦੂਜੈਪਰਜਵਿਗੋਈ॥੧॥ਮਨਮੇਰੇਗੁਰਮਤਿਕਰਣੀਸਾਰੁ॥ਸਦਾਸਦਾਹਰਿਪ੍ਰਭੁਰਵ
ਹਿਤਾਪਾਵਹਿਮੋਖਦੁਆਰੁ॥੧॥ਰਹਾਉ॥ਗੁਣਾਕਾਨਿਧਾਨੁਏਕੁਹੈਆਪੇਦੇਇਤਾ

ਕੋਪਾਏ॥ਬਿਨੁਨਾਵੈਸਭਵਿਛੁੜੀਗੁਰਕੈਸਬਦਿਮਿਲਾਏ॥੨॥ਮੇਰੀਮੇਰੀਕਰਦੇਘਟਿ
ਗਏਤਿਨਾਹਥਿਕਿਹੁਨਆਇਆ॥ਸਤਗੁਰਿਮਿਲਿਐਸਚਿਮਿਲੇਸਚਿਨਾਮਿਸਮਾਇ
ਆ॥੩॥ਆਸਾਮਨਸਾਏਹੁਸਰੀਰੁਹੈਅੰਤਰਿਜੋਤਿਜਗਾਏ॥ਨਾਨਕਮਨਮੁਖਿਬੰਧੁਹੈ
ਗੁਰਮੁਖਿਮੁਕਤਿਕਰਾਏ॥੪॥੩॥ਵਡਹੰਸੁਮਹਲਾ੩ ॥ਸੋਹਾਗਣੀਸਦਾਮੁ
ਖੁਉਜਲਾਗੁਰਕੈਸਹਜਿਸੁਭਾਇ॥ਸਦਾਪਿਰੁਰਾਵਹਿਆਪਣਾਵਿਚਹੁਆਪੁਗ
ਵਾਇ॥੧॥ਮੇਰੇਮਨਤੂਹਰਿਹਰਿਨਾਮੁਧਿਆਇ॥ਸਤਗੁਰਿਮੋਕਉਹਰਿਦੀਆਬੁਝਾ
ਇ॥੧॥ਰਹਾਉ॥ਦੋਹਾਗਣੀਖਰੀਆਬਿਲਲਾਦੀਆਤਿਨਾਮਹਲੁਨਪਾਇ॥
ਦੂਜੈਭਾਇਕਰੂਪੀਦੂਖੁਪਾਵਹਿਆਗੈਜਾਇ॥੨॥ਗੁਣਵੰਤੀਨਿਤਗੁਣਰਵੈਹਿ
ਰਦੈਨਾਮੁਵਸਾਇ॥ਅਉਗਣਵੰਤੀਕਾਮਣੀਦੁਖੁਲਾਗੈਬਿਲਲਾਇ॥੩॥ਸਭ
ਨਾਕਾਭਤਾਰੁਏਕੁਹੈਸੁਆਮੀਕਹਣਾਕਿਛੂਨਜਾਇ॥ਨਾਨਕਆਪੇਵੇਕਕੀਤਿਅਨੁਨਾ
ਮੇਲਾਇਅਨੁ॥੪॥੪॥ਵਡਹੰਸੁਮਹਲਾ੩ ॥ਅੰਮ੍ਰਿਤਨਾਮੁਸਦਮੀ
ਠਾਲਾਗਾਗੁਰਸਬਦੀਸਾਦੁਆਇਆ॥ਸਚੀਬਾਣੀਸਹਜਿਸਮਾਣੀਹਰਿਜੀਉਮਨਿ
ਵਸਾਇਆ॥੧॥ਹਰਿਕਰਿਕਿਰਪਾਸਤਗੁਰੂਮਿਲਾਇਆ॥ਪੂਰੈਸਤਗੁਰਿਹਰਿਨਾਮੁ
ਧਿਆਇਆ॥੧॥ਰਹਾਉ॥ਬ੍ਰਹਮੈਬੇਦਬਾਣੀਪਰਗਾਸੀਮਾਇਆਮੋਹਪਸਾਰਾ॥ਮ
ਹਾਦੇਉਗਿਆਨੀਵਰਤੈਘਰਿਆਪਣੈਤਾਮਸੁਬਹੁਤੁਅਹੰਕਾਰਾ॥੨॥ਕਿਸਨੁਸਦਾ
ਅਵਤਾਰੀਰੂਧਾਕਿਤੁਲਗਿਤਰੈਸੰਸਾਰਾ॥ਗੁਰਮੁਖਿਗਿਆਨਿਰਤੇਜੁਗਅੰਤਰਿਚੂਕੈ
ਮੋਹਗੁਬਾਰਾ॥੩॥ਸਤਗੁਰਸੇਵਾਤੇਨਿਸਤਾਰਾਗੁਰਮੁਖਿਤਰੈਸੰਸਾਰਾ॥ਸਾਚੈਨਾਇਰਤੇ
ਬੈਰਾਗੀਪਾਇਨਿਮੋਖਦੁਆਰਾ॥੪॥ਏਕੋਸਚੁਵਰਤੈਸਭਅੰਤਰਿਸਭਨਾਕਰੈਪ੍ਰਤਿ
ਪਾਲਾ॥ਨਾਨਕਇਕਸੁਬਿਨੁਮੈਅਵਰੁਨਜਾਣਾਸਭਨਾਦੀਵਾਨੁਦਇਆਲਾ॥੫॥
੫॥ਵਡਹੰਸੁਮਹਲਾ੩ ॥ਗੁਰਮੁਖਿਸਚੁਸੰਜਮੁਤਤੁਗਿਆਨੁ॥ਗੁਰਮੁਖਿ
ਸਾਚੇਲਗੈਧਿਆਨੁ॥੧॥ਗੁਰਮੁਖਿਮਨਮੇਰੇਨਾਮੁਸਮਾਲਿ॥ਸਦਾਨਿਬਹੈਚਲੈਤੇਰੈ
ਨਾਲਿ॥੧॥ਰਹਾਉ॥ਗੁਰਮੁਖਿਜਾਤਿਪਤਿਸਚੁਸੋਇ॥ਗੁਰਮੁਖਿਅੰਤਰਿਸਖਾਈਪ੍ਰ
ਭੁਹੋਇ॥੨॥ਗੁਰਮੁਖਿਜਿਸਨੋਆਪਿਕਰੇਸੋਹੋਇ॥ਗੁਰਮੁਖਿਆਪਿਵਡਾਈਦੇਵੈਸੋ

ਣਿਆ ॥੩॥ ਗੁਰਮੁਖਿ ਸਬਦੁ ਸਚੁ ਕਰਣੀ ਸਾਰੁ ॥ ਗੁਰਮੁਖਿ ਨਾਨਕ ਪਰਵਾਰੈ ਸਾਧਾਰੁ ॥੪॥੬॥

ਵਡਹੰਸੁ ਮਹਲਾ ੩ ॥ ਰਸਨਾ ਹਰਿ ਸਾਦਿ ਲਗੀ ਸਹਜਿ ਸੁਭਾਇ ॥ ਮਨੁ ਤ੍ਰਿਪਤਿਆ ਹਰਿ ਨਾਮੁ ਧਿਆਇ ॥੧॥ ਸਦਾ ਸੁਖੁ ਸਾਚੈ ਸਬਦਿ ਵੀਚਾਰੀ ॥ ਆਪਣੇ ਸਤਗੁਰ ਵਿਟਹੁ ਸਦਾ ਬਲਿਹਾਰੀ ॥੧॥ ਰਹਾਉ ॥ ਅਖੀ ਸੰਤੋਖੀਆ ਏਕ ਲਿਵ ਲਾਇ ॥ ਮਨੁ ਸੰਤੋਖਿਆ ਦੂਜਾ ਭਾਉ ਗਵਾਇ ॥੨॥ ਦੇਹ ਸਰੀਰਿ ਸੁਖੁ ਹੋਵੈ ਸਬਦਿ ਹਰਿ ਨਾਇ ॥ ਨਾਮੁ ਪਰਮਲੁ ਹਿਰਦੈ ਰਹਿਆ ਸਮਾਇ ॥੩॥ ਨਾਨਕ ਮਸਤਕਿ ਜਿਸੁ ਵਡਭਾਗੁ ॥ ਗੁਰ ਕੀ ਬਾਣੀ ਸਹਜ ਬੈਰਾਗੁ ॥੪॥੭॥

ਵਡਹੰਸੁ ਮਹਲਾ ੩ ॥ ਪੂਰੇ ਗੁਰ ਤੇ ਨਾਮੁ ਪਾਇਆ ਜਾਇ ॥ ਸਚੈ ਸਬਦਿ ਸਚਿ ਸਮਾਇ ॥੧॥ ਏ ਮਨ ਨਾਮੁ ਨਿਧਾਨੁ ਤੂ ਪਾਇ ॥ ਆਪਣੇ ਗੁਰ ਕੀ ਮੰਨਿ ਲੈ ਰਜਾਇ ॥੧॥ ਰਹਾਉ ॥ ਗੁਰ ਕੈ ਸਬਦਿ ਵਿਚਹੁ ਮੈਲੁ ਗਵਾਇ ॥ ਨਿਰਮਲੁ ਨਾਮੁ ਵਸੈ ਮਨਿ ਆਇ ॥੨॥ ਭਰਮੇ ਭੂਲਾ ਫਿਰੈ ਸੰਸਾਰੁ ॥ ਮਰਿ ਜਨਮੈ ਜਮੁ ਕਰੇ ਖੁਆਰੁ ॥੩॥ ਨਾਨਕ ਸੇ ਵਡਭਾਗੀ ਜਿਨ ਹਰਿ ਨਾਮੁ ਧਿਆਇਆ ॥ ਗੁਰ ਪਰਸਾਦੀ ਮੰਨਿ ਵਸਾਇਆ ॥੪॥੮॥

ਵਡਹੰਸੁ ਮਹਲਾ ੩ ॥ ਹਉਮੈ ਨਾਵੈ ਨਾਲਿ ਵਿਰੋਧੁ ਹੈ ਦੁਇ ਨ ਵਸਹਿ ਇਕ ਠਾਇ ॥ ਹਉਮੈ ਵਿਚਿ ਸੇਵਾ ਨ ਹੋਵਈ ਤਾ ਮਨੁ ਬਿਰਥਾ ਜਾਇ ॥੧॥ ਹਰਿ ਚੇਤਿ ਮਨ ਮੇਰੇ ਤੂ ਗੁਰ ਕਾ ਸਬਦੁ ਕਮਾਇ ॥ ਹੁਕਮੁ ਮੰਨਹਿ ਤਾ ਹਰਿ ਮਿਲੈ ਤਾ ਵਿਚਹੁ ਹਉਮੈ ਜਾਇ ॥ ਰਹਾਉ ॥ ਹਉਮੈ ਸਭੁ ਸਰੀਰੁ ਹੈ ਹਉਮੈ ਓਪਤਿ ਹੋਇ ॥ ਹਉਮੈ ਵਡਾ ਗੁਬਾਰੁ ਹੈ ਹਉਮੈ ਵਿਚਿ ਬੁਝਿ ਨ ਸਕੈ ਕੋਇ ॥੨॥ ਹਉਮੈ ਵਿਚਿ ਭਗਤਿ ਨ ਹੋਵਈ ਹੁਕਮੁ ਨ ਬੁਝਿਆ ਜਾਇ ॥ ਹਉਮੈ ਵਿਚਿ ਜੀਉ ਬੰਧੁ ਹੈ ਨਾਮੁ ਨ ਵਸੈ ਮਨਿ ਆਇ ॥੩॥ ਨਾਨਕ ਸਤਗੁਰਿ ਮਿਲਿਐ ਹਉਮੈ ਗਈ ਤਾ ਸਚੁ ਵਸਿਆ ਮਨਿ ਆਇ ॥ ਸਚੁ ਕਮਾਵੈ ਸਚਿ ਰਹੈ ਸਚੇ ਸੇਵਿ ਸਮਾਇ ॥੪॥੯॥੧੨॥

ਵਡਹੰਸੁ ਮਹਲਾ ੪ ਘਰੁ ੧ ੴ ਸਤਿਗੁਰ ਪ੍ਰਸਾਦਿ ॥

ਸੇਜ ਏਕ ਏਕੋ ਪ੍ਰਭੁ ਠਾਕੁਰੁ ॥ ਗੁਰਮੁਖਿ ਹਰਿ ਰਾਵੇ ਸੁਖ ਸਾਗਰੁ ॥੧॥ ਮੈ ਪ੍ਰਭ ਮਿਲਣੇ ਪ੍ਰੇਮ ਮਨਿ ਆਸਾ ॥ ਗੁਰੁ ਪੂਰਾ ਮੇਲਾਵੈ ਮੇਰਾ ਪ੍ਰੀਤਮੁ ਹਉ ਵਾਰਿ ਵਾਰਿ ਆਪਣੇ ਗੁਰੂ ਕਉ ਜਾਸਾ ॥੧॥ ਰਹਾਉ ॥ ਮੈ ਅਵਗਣ ਭਰਪੂਰਿ ਸਰੀਰੇ ॥ ਹਉ ਕਿਉ ਕਰਿ ਮਿਲਾ ਅਪਣੇ ਪ੍ਰੀਤਮ ਪੂਰੇ ॥ ਜਿਨਿ ਗੁਣਵੰਤੀ ਮੇਰਾ ਪ੍ਰੀਤਮੁ ਪਾਇਆ ਸੇ ਮੈ ਗੁਣ ਨਾਹੀ ਹਉ ਕਿਉ ਮਿਲਾ ਮੇਰੀ ਮਾਇਆ ॥੩॥ ਹਉ ਕਰਿ ਕਰਿ ਥਾਕਾ ਉਪਾਵ ਬਹੁਤੇਰੇ ॥ ਨਾਨਕ ਗਰੀਬ ਰਾਖਹੁ ਹਰਿ ਮੇਰੇ ॥੪॥੧॥

ਵਡਹੰਸੁ ਮਹਲਾ ੪ ॥ ਮੇਰਾ ਹਰਿ ਪ੍ਰਭੁ ਸੁੰਦਰੁ ਮੈ ਸਾਰ ਨ ਜਾਣੀ ॥ ਹਉ ਹਰਿ ਪ੍ਰਭ ਛੋਡਿ ਦੂਜੈ ਲੋਭਾਣੀ ॥੧॥ ਹਉ ਕਿਉ ਕਰਿ ਪਿਰ ਕਉ ਮਿਲਉ ਇਆਣੀ ॥ ਜੋ ਪਿਰ ਭਾਵੈ ਸਾ ਸੋਹਾਗਣਿ ਸਾਈ ਪਿਰ ਕਉ ਮਿਲੈ ਸਿਆਣੀ ॥੧॥ ਰਹਾਉ ॥ ਮੈ ਵਿਚਿ ਦੋਸ ਹਉ ਕਿਉ ਕਰਿ ਪਿਰੁ ਪਾਵਾ ॥ ਤੇਰੇ ਅਨੇਕ ਪਿਆਰੇ ਹਉ ਪਿਰ ਚਿਤਿ ਨ ਆਵਾ ॥੨॥ ਜਿਨਿ ਪਿਰੁ ਰਾਵਿਆ ਸਾ ਭਲੀ ਸੁਹਾਗਣਿ ॥ ਸੇ ਮੈ ਗੁਣ ਨਾਹੀ ਹਉ ਕਿਆ ਕਰੀ ਦੁਹਾਗਣਿ ॥੩॥ ਨਿਤ ਸੁਹਾਗਣਿ ਸਦਾ ਪਿਰੁ ਰਾਵੈ ॥ ਮੈ ਕਰਮਹੀਣ ਕਬ ਹੀ ਗਲਿ ਲਾਵੈ ॥੪॥ ਤੂ ਪਿਰੁ ਗੁਣਵੰਤਾ ਹਉ ਅਉਗੁਣਿਆਰਾ ॥ ਮੈ ਨਿਰਗੁਣ ਬਖਸਿ ਨਾਨਕੁ ਵੇਚਾਰਾ ॥੫॥੨॥

ਵਡਹੰਸੁ ਮਹਲਾ ੪ ਘਰੁ ੨ ੴ ਸਤਿਗੁਰ ਪ੍ਰਸਾਦਿ ॥

ਮੈ ਮਨਿ ਵਡੀ ਆਸ ਹਰੇ ਕਿਉ ਕਰਿ ਹਰਿ ਦਰਸਨੁ ਪਾਵਾ ॥ ਹਉ ਜਾਇ ਪੁਛਾ ਅਪਨੇ ਸਤਗੁਰੈ ਗੁਰ ਪੁਛਿ ਮਨੁ ਮੁਗਧੁ ਸਮਝਾਵਾ ॥ ਭੂਲਾ ਮਨੁ ਸਮਝੈ ਗੁਰ ਸਬਦੀ ਹਰਿ ਹਰਿ ਸਦਾ ਧਿਆਏ ॥ ਨਾਨਕ ਜਿਸੁ ਨਦਰਿ ਕਰੇ ਮੇਰਾ ਪਿਆਰਾ ਸੋ ਹਰਿ ਚਰਣੀ ਚਿਤੁ ਲਾਏ ॥੧॥ ਹਉ ਸਭਿ ਵੇਸ ਕਰੀ ਪਿਰ ਕਾਰਣਿ ਜੇ ਹਰਿ ਪ੍ਰਭ ਸਾਚੇ ਭਾਵਾ ॥ ਸੋ ਪਿਰੁ ਪਿਆਰਾ ਮੈ ਨਦਰਿ ਨ ਦੇਖੈ ਹਉ ਕਿਉ ਕਰਿ ਧੀਰਜੁ ਪਾਵਾ ॥ ਜਿਸੁ ਕਾਰਣਿ ਹਉ ਸੀਗਾਰੁ ਸੀਗਾਰੀ ਸੋ ਪਿਰੁ ਰਤਾ ਮੇਰਾ ਅਵਰਾ ॥ ਨਾਨਕ ਧਨੁ ਧੰਨੁ ਧੰਨੁ ਸੋਹਾਗਣਿ ਜਿਨਿ ਪਿਰੁ ਰਾਵਿਅੜਾ ਸਚੁ ਸਵਰਾ ॥੨॥ ਹਉ ਜਾਇ ਪੁਛਾ ਸੋਹਾਗ ਸੁਹਾਗਣਿ ਤੁਸੀ ਕਿਉ ਪਿਰੁ ਪਾਇਅੜਾ ਪ੍ਰਭੁ ਮੇਰਾ ॥ ਮੈ ਊਪਰਿ ਨਦਰਿ ਕਰੀ ਪਿਰਿ ਸਾਚੈ ਮੈ ਛੋਡਿਅੜਾ ਮੇਰਾ ਤੇਰਾ ॥ ਸਭੁ ਮਨੁ ਤਨੁ ਜੀਉ ਕਰਹੁ ਹਰਿ ਪ੍ਰਭ ਕਾ ਇਤੁ ਮਾਰਗਿ ਭੈਣੇ ਮਿਲੀਐ ॥ ਆਪਨੜਾ ਪ੍ਰਭੁ ਨਦਰਿ ਕਰਿ ਦੇਖੈ ਨਾਨਕ ਜੋਤਿ ਜੋਤੀ ਰਲੀਐ ॥੩॥ ਜੋ ਹਰਿ ਪ੍ਰਭ ਕਾ ਮੈ ਦੇਇ ਸਨੇਹਾ ਤਿਸੁ ਮਨੁ ਤਨੁ ਅਪਣਾ ਦੇਵਾ ॥ ਨਿਤ ਪਖਾ ਫੇਰੀ ਸੇਵ ਕਮਾਵਾ ਤਿਸੁ ਆਗੈ ਪਾਣੀ ਢੋਵਾਂ ॥ ਨਿਤ ਨਿਤ ਸੇਵ ਕਰੀ ਹਰਿ ਜਨ ਕੀ ਜੋ ਹਰਿ ਹਰਿ ਕਥਾ ਸੁਣਾਏ ॥ ਧਨੁ ਧੰਨੁ ਗੁਰੂ ਗੁਰ ਸਤਿਗੁਰੁ ਪੂਰਾ ਨਾਨਕ ਮਨਿ

ਆਸਪੁਜਾਏ॥੪॥ਗੁਰੁਸਜਣੁਮੇਰਾਮੇਲਿਹਰੇਜਿਤੁਮਿਲਿਹਰਿਨਾਮੁਧਿਆਵਾ॥ਗੁ
ਰਸਤਿਗੁਰਪਾਸਹੁਹਰਿਗੋਸਟਿਪੂਛਾਂਕਰਿਸਾਂਝੀਹਰਿਗੁਣਗਾਵਾਂ॥ਗੁਣਗਾਵੀ
ਤਨਿਤਸਦਹਰਿਕੇਮਨੁਜੀਵੈਨਾਮੁਸੁਣਿਤੇਰਾ॥ਨਾਨਕਜਿਤੁਵੇਲਾਵਿਸਰੈਮੇਰਾਸੁਆ
ਮੀਤਿਤੁਵੇਲੈਮਰਿਜਾਇਜੀਉਮੇਰਾ॥੫॥ਹਰਿਵੇਖਣਕਉਸਭੁਕੋਈਲੋਚੈਸੋਵੇਖੈ
ਜਿਸੁਆਪਿਵਿਖਾਲੇ॥ਜਿਸਨੋਨਦਰਿਕਰੇਮੇਰਾਪਿਆਰਾਸੋਹਰਿਹਰਿਸਦਾਸਮਾ
ਲੇ॥ਸੋਹਰਿਹਰਿਨਾਮੁਸਦਾਸਦਾਸਮਾਲੇਜਿਸੁਸਤਗੁਰੁਪੂਰਾਮੇਰਾਮਿਲਿਆ॥ਨਾ
ਨਕਹਰਿਜਨਹਰਿਇਕੇਹੋਏਹਰਿਜਪਿਹਰਿਸੇਤੀਰਲਿਆ॥੬॥੧॥੩॥

ਵਡਹੰਸੁਮਹਲਾ ੫ ਘਰੁ੧ ੴਸਤਿਗੁਰਪ੍ਰਸਾਦਿ॥

ਅਤਿਊਚਾਤਾਕਾਦਰਬਾਰਾ॥ਅੰਤੁਨਾਹੀਕਿਛੁਪਾਰਾਵਾਰਾ॥ਕੋਟਿਕੋਟਿਕੋਟਿਲਖ
ਧਾਵੈ॥ਇਕੁਤਿਲੁਤਾਕਾਮਹਲੁਨਪਾਵੈ॥੧॥ਸੁਹਾਵੀਕਉਣੁਸੁਵੇਲਾਜਿਤੁਪ੍ਰਭਮੇਲਾ
॥ਰਹਾਉ॥ਲਾਖਭਗਤਜਾਕਉਆਰਾਧਹਿ॥ਲਾਖਤਪੀਸਰਤਪੁਹੀਸਾਧਹਿ॥ਲਾ
ਖਜੋਗੀਸਰਕਰਤੇਜੋਗਾ॥ਲਾਖਭੋਗੀਸਰਭੋਗਹਿਭੋਗਾ॥੨॥ਘਟਿਘਟਿਵਸਹਿ
ਜਾਣਹਿਥੋਰਾ॥ਹੈਕੋਈਸਾਜਣੁਪਰਦਾਤੋਰਾ॥ਕਰਉਜਤਨਜੇਹੋਇਮਿਹਰਵਾਨਾ॥
ਤਾਕਉਦੇਈਜੀਉਕੁਰਬਾਨਾ॥੩॥ਫਿਰਤਫਿਰਤਸੰਤਨਪਹਿਆਇਆ॥ਦੂਖੁਭ੍ਰ
ਮੁਹਮਾਰਾਸਗਲਮਿਟਾਇਆ॥ਮਹਲਿਬੁਲਾਇਆਪ੍ਰਭਅੰਮ੍ਰਿਤੁਭੂੰਚਾ॥ਕਹੁਨਾ
ਨਕਪ੍ਰਭੁਮੇਰਾਊਚਾ॥੪॥੧॥ਵਡਹੰਸੁਮਹਲਾ ੫ ॥ਧਨੁਸੁਵੇਲਾਜਿਤੁਦਰ
ਸਨਕਰਣਾ॥ਹਉਬਲਿਹਾਰੀਸਤਿਗੁਰਚਰਣਾ॥੧॥ਜੀਅਕੇਦਾਤੇਪ੍ਰੀਤਮਪ੍ਰਭ
ਮੇਰੇ॥ਮਨੁਜੀਵੈਪ੍ਰਭਨਾਮੁਚਿਤੇਰੇ॥੧॥ਰਹਾਉ॥ਸਚੁਮੰਤ੍ਰੁਤੁਮਾਰਾਅੰਮ੍ਰਿਤਬਾਣੀ॥ਸੀ
ਤਲਪੁਰਖਦ੍ਰਿਸਟਿਸੁਜਾਣੀ॥੨॥ਸਚੁਹੁਕਮੁਤੁਮਾਰਾਤਖਤਿਨਿਵਾਸੀ॥ਆਇਨ
ਜਾਵੈਮੇਰਾਪ੍ਰਭੁਅਬਿਨਾਸੀ॥੩॥ਤੁਮਮਿਹਰਵਾਨਦਾਸਹਮਦੀਨਾ॥ਨਾਨਕਸਾਹਿ
ਬੁਭਰਪੁਰਿਲੀਣਾ॥੪॥੨॥ਵਡਹੰਸੁਮਹਲਾ ੫ ॥ਤੂੰਬੇਅੰਤੁਕੋਵਿਰਲਾਜਾ
ਣੈ॥ਗੁਰਪ੍ਰਸਾਦਿਕੋਸਬਦਿਪਛਾਣੈ॥੧॥ਸੇਵਕਕੀਅਰਦਾਸਿਪਿਆਰੇ॥ਜਪਿਜੀ

ਵਾਪ੍ਰਭਚਰਣਤੁਮਾਰੇ॥੧॥ਰਹਾਉ॥ਦਇਆਲਪੁਰਖਮੇਰੇਪ੍ਰਭਦਾਤੇ॥ਜਿਸਹਿਜ
ਨਾਵਹੁਤਿਨਹਿਤੁਮਜਾਤੇ॥੨॥ਸਦਾਸਦਾਜਾਈਬਲਿਹਾਰੀ॥ਇਤਉਤਦੇਖਉ
ਓਟਤੁਮਾਰੀ॥੩॥ਮੋਹਿਨਿਰਗੁਣਗੁਣੁਕਿਛੂਨਜਾਤਾ॥ਨਾਨਕਸਾਧੂਦੇਖਿਮਨੁ
ਰਾਤਾ॥੪॥੩॥ਵਡਹੰਸੁਮਹਲਾ ੫ ॥ਅੰਤਰਜਾਮੀਸੋਪ੍ਰਭੁਪੂਰਾ॥ਦਾਨੁਦੇਇ
ਸਾਧੂਕੀਧੂਰਾ॥੧॥ਕਰਿਕਿਰਪਾਪ੍ਰਭਦੀਨਦਇਆਲਾ॥ਤੇਰੀਓਟਪੂਰਨਗੋਪਾ
ਲਾ॥੧॥ਰਹਾਉ॥ਜਲਿਥਲਿਮਹੀਅਲਿਰਹਿਆਭਰਪੂਰੇ॥ਨਿਕਟਿਵਸੈਨਾਹੀ
ਪ੍ਰਭੁਦੂਰੇ॥੨॥ਜਿਸਨੋਨਦਰਿਕਰੇਸੋਧਿਆਏ॥ਆਠਪਹਰਹਰਿਕੇਗੁਣਗਾਏ॥
੩॥ਜੀਅਜੰਤਸਗਲੇਪ੍ਰਤਿਪਾਰੇ॥ਸਰਨਿਪਰਿਓਨਾਨਕਹਰਿਦੁਆਰੇ॥੪॥੪॥
ਵਡਹੰਸੁਮਹਲਾ ੫ ॥ਤੂਵਡਦਾਤਾਅੰਤਰਜਾਮੀ॥ਸਭਮਹਿਰਵਿਆ
ਪੂਰਨਪ੍ਰਭਸੁਆਮੀ॥੧॥ਮੇਰੇਪ੍ਰਭਪ੍ਰੀਤਮਨਾਮੁਅਧਾਰਾ॥ਹਉਸੁਣਿਸੁਣਿਜੀਵਾ
ਨਾਮੁਤੁਮਾਰਾ॥੧॥ਰਹਾਉ॥ਤੇਰੀਸਰਣਿਸਤਿਗੁਰਮੇਰੇਪੂਰੇ॥ਮਨੁਨਿਰਮਲੁਹੋਇਸੰ
ਤਾਧੂਰੇ॥੨॥ਚਰਨਕਮਲਹਿਰਦੈਉਰਿਧਾਰੇ॥ਤੇਰੇਦਰਸਨਕਉਜਾਈਬਲਿਹਾਰੇ
॥੩॥ਕਰਿਕਿਰਪਾਤੇਰੇਗੁਣਗਾਵਾ॥ਨਾਨਕਨਾਮੁਜਪਤਸੁਖੁਪਾਵਾ॥੪॥੫॥
ਵਡਹੰਸੁਮਹਲਾ ੫ ॥ਸਾਧਸੰਗਿਹਰਿਅੰਮ੍ਰਿਤੁਪੀਜੈ॥ਨਾਜੀਉਮਰੈਨਕ
ਬਹੂਛੀਜੈ॥੧॥ਵਡਭਾਗੀਗੁਰੁਪੂਰਾਪਾਈਐ॥ਗੁਰਕਿਰਪਾਤੇਪ੍ਰਭੂਧਿਆਈਐ
॥੧॥ਰਹਾਉ॥ਰਤਨਜਵਾਹਰਹਰਿਮਾਣਕਲਾਲਾ॥ਸਿਮਰਿਸਿਮਰਿਪ੍ਰਭਭਏ
ਨਿਹਾਲਾ॥੨॥ਜਤਕਤਪੇਖਉਸਾਧੂਸਰਣਾ॥ਹਰਿਗੁਣਗਾਇਨਿਰਮਲਮਨੁ
ਕਰਣਾ॥੩॥ਘਟਘਟਅੰਤਰਿਮੇਰਾਸੁਆਮੀਵੂਠਾ॥ਨਾਨਕਨਾਮੁਪਾਇਆਪ੍ਰਭੁਤੂ
ਠਾ॥੪॥੬॥ਵਡਹੰਸੁਮਹਲਾ ੫ ॥ਵਿਸਰੁਨਾਹੀਪ੍ਰਭਦੀਨਦਇਆਲਾ॥
ਤੇਰੀਸਰਣਿਪੂਰਨਕਿਰਪਾਲਾ॥੧॥ਰਹਾਉ॥ਜਹਚਿਤਿਆਵਹਿਸੋਥਾਨੁਸੁਹਾ
ਵਾ॥ਜਿਤੁਵੇਲਾਵਿਸਰਹਿਤਾਲਾਗੈਹਾਵਾ॥੧॥ਤੇਰੇਜੀਅਤੂਸਦਹੀਸਾਥੀ॥ਸੰ
ਸਾਰਸਾਗਰਤੇਕਢੁਦੇਹਾਥੀ॥੨॥ਆਵਣੁਜਾਣਾਤੁਮਹੀਕੀਆ॥ਜਿਸੁਤੂਰਾਖ
ਹਿਤਿਸੁਦੂਖੁਨਥੀਆ॥੩॥ਤੂਏਕੋਸਾਹਿਬੁਅਵਰੁਨਹੋਰਿ॥ਬਿਨਉਕਰੈਨਾਨਕ

ਕਰਜੋੜਿ॥੪॥੭॥ਵਡਹੰਸੁਮਹਲਾ ੫ ॥ਤੂਜਾਣਾਇਹਿਤਾਕੋਈਜਾਣੈ
ਤੇਰਾਦੀਆਨਾਮੁਵਖਾਣੈ॥੧॥ਤੂਅਚਰਜੁਕੁਦਰਤਿਤੇਰੀਬਿਸਮਾ॥੧॥ਰਹਾਉ॥
ਤੁਧੁਆਪੇਕਾਰਣੁਆਪੇਕਰਣਾ॥ਹੁਕਮੇਜੰਮਣੁਹੁਕਮੇਮਰਣਾ॥੨॥ਨਾਮੁਤੇਰਾਮ
ਨਤਨਆਧਾਰੀ॥ਨਾਨਕਦਾਸਬਖਸੀਸਤੁਮਾਰੀ॥੩॥੮॥
ੴਸਤਿਗੁਰਪ੍ਰਸਾਦਿ॥
ਵਡਹੰਸੁਮਹਲਾ ੫ ਘਰੁ ੨
ਮੇਰੈਅੰਤਰਿਲੋਚਾਮਿਲਣਕੀਪਿਆਰੇਹਉਕਿਉਪਾਈਗੁਰਪੂਰੇ॥ਜੇਸਉਖੇਲ
ਖੇਲਾਈਐਬਾਲਕੁਰਹਿਨਸਕੈਬਿਨੁਖੀਰੇ॥ਮੇਰੈਅੰਤਰਿਭੁਖਨਉਤਰੈਅੰਮਾਲੀ
ਜੇਸਉਭੋਜਨਮੈਨੀਰੇ॥ਮੇਰੈਮਨਿਤਨਿਪ੍ਰੇਮੁਪਿਰੰਮਕਾਬਿਨੁਦਰਸਨਕਿਉਮਨੁਧੀ
ਰੇ॥੧॥ਸੁਣਿਸਜਣਮੇਰੇਪ੍ਰੀਤਮਭਾਈਮੈਮੇਲਿਹੁਮਿਤ੍ਰੁਸੁਖਦਾਤਾ॥ਓਹੁਜੀਅ
ਕੀਮੇਰੀਸਭਬੇਦਨਜਾਣੈਨਿਤਸੁਣਾਵੈਹਰਿਕੀਆਬਾਤਾ॥ਹਉਇਕੁਖਿਨੁਤਿ
ਸੁਬਿਨੁਰਹਿਨਸਕਾਜਿਉਚਾਤ੍ਰਿਕੁਜਲਕਉਬਿਲਲਾਤਾ॥ਹਉਕਿਆਗੁਣ
ਤੇਰੇਸਾਰਿਸਮਾਲੀਮੈਨਿਰਗੁਣਕਉਰਖਿਲੇਤਾ॥੨॥ਹਉਭਈਉਡੀਣੀਕੰਤ
ਕਉਅੰਮਾਲੀਸੋਪਿਰੁਕਦਿਨੈਣੀਦੇਖਾ॥ਸਭਿਰਸਭੋਗਣਵਿਸਰੇਬਿਨੁਪਿਰ
ਕਿਤੈਨਲੇਖਾ॥ਇਹੁਕਾਪੜੁਤਨਿਨਸੁਖਾਵਈਕਰਿਨਸਕਉਹਉਵੇਸਾ॥ਜਿਨੀ
ਸਖੀਲਾਲੁਰਾਵਿਆਪਿਆਰਾਤਿਨਆਗੈਹਮਆਦੇਸਾ॥੩॥ਮੈਸਭਿਸੀਗਾਰ
ਬਣਾਇਆਅੰਮਾਲੀਬਿਨੁਪਿਰਕਾਮਿਨਆਏ॥ਜਾਸਹਿਬਾਤਨਪੁਛੀਆਅੰ
ਮਾਲੀਤਾਬਿਰਥਾਜੋਬਨੁਸਭੁਜਾਏ॥ਧਨੁਧਨੁਤੇਸੋਹਾਗਣੀਅੰਮਾਲੀਜਿਨਸ
ਹੁਰਹਿਆਸਮਾਏ॥ਹਉਵਾਰਿਆਤਿਨਸੋਹਾਗਣੀਅੰਮਾਲੀਤਿਨਕੇਧੋਵਾਸਦ
ਪਾਏ॥੪॥ਜਿਚਰੁਦੂਜਾਭਰਮੁਸਾਅੰਮਾਲੀਤਿਚਰੁਮੈਜਾਣਿਆਪ੍ਰਭੁਦੂਰੇ॥ਜਾ
ਮਿਲਿਆਪੂਰਾਸਤਿਗੁਰੂਅੰਮਾਲੀਤਾਆਸਾਮਨਸਾਸਭਪੂਰੇ॥ਮੈਸਰਬਸੁਖ
ਸੁਖਪਾਇਆਅੰਮਾਲੀਪਿਰੁਸਰਬਰਹਿਆਭਰਪੂਰੇ॥ਜਨਨਾਨਕਹਰਿਰੰਗੁ
ਮਾਣਿਆਅੰਮਾਲੀਗੁਰਸਤਿਗੁਰਕੈਲਾਗਿਪੈਰੇ॥੫॥੧॥੯॥

ਵਡਹੰਸੁਮਹਲਾ ੩ ਅਸਟਪਦੀਆ ੴਸਤਿਗੁਰਪ੍ਰਸਾਦਿ॥
ਸਚੀਬਾਣੀਸਚੁਧੁਨਿਸਚੁਸਬਦੁਵੀਚਾਰਾ॥ਅਨਦਿਨੁਸਚੁਸਲਾਹਣਾਧਨੁਧਨੁਵਡਭਾ
ਗਹਮਾਰਾ॥੧॥ਮਨਮੇਰੇਸਾਚੇਨਾਮਵਿਟਹੁਬਲਿਜਾਉ॥ਦਾਸਨਿਦਾਸਾਹੋਇਰਹਹਿਤਾਪਾਵ
ਹਿਸਚਾਨਾਉ॥੧॥ਰਹਾਉ॥ਜਿਹਵਾਸਚੀਸਚਿਰਤੀਤਨੁਮਨੁਸਚਾਹੋਇ॥ਬਿਨੁਸਾਚੇਹੋ
ਰੁਸਾਲਾਹਣਾਜਾਸਹਿਜਨਮੁਸਭੁਖੋਇ॥੨॥ਸਚੁਖੇਤੀਸਚੁਬੀਜਣਾਸਾਚਾਵਾਪਾਰਾ॥
ਅਨਦਿਨੁਲਾਹਾਸਚੁਨਾਮੁਧਨੁਭਗਤਿਭਰੇਭੰਡਾਰਾ॥੩॥ਸਚੁਖਾਣਾਸਚੁਪੈਨਣਾਸਚੁ
ਟੇਕਹਰਿਨਾਉ॥ਜਿਸਨੋਬਖਸੇਤਿਸੁਮਿਲੈਮਹਲੀਪਾਏਥਾਉ॥੪॥ਆਵਹਿਸਚੇ
ਜਾਵਹਿਸਚੇਫਿਰਿਜੂਨੀਮੂਲਿਨਪਾਹਿ॥ਗੁਰਮੁਖਿਦਰਿਸਾਚੈਸਚਿਆਰਹਹਿਸਾਚੇ
ਮਾਹਿਸਮਾਹਿ॥੫॥ਅੰਤਰੁਸਚਾਮਨੁਸਚਾਸਚੀਸਿਫਤਿਸਨਾਇ॥ਸਚੈਥਾਨਿਸਚੁ
ਸਾਲਾਹਣਾਸਤਿਗੁਰਬਲਿਹਾਰੈਜਾਉ॥੬॥ਸਚੁਵੇਲਾਮੂਰਤੁਸਚੁਜਿਤੁਸਚੇਨਾਲਿ
ਪਿਆਰੁ॥ਸਚੁਵੇਖਣਾਸਚੁਬੋਲਣਾਸਚਾਸਭੁਆਕਾਰੁ॥੭॥ਨਾਨਕਸਚੈਮੇਲੇਤਾ
ਮਿਲੇਆਪੇਲਏਮਿਲਾਇ॥ਜਿਉਭਾਵੈਤਿਉਰਖਸੀਆਪੇਕਰੇਰਜਾਇ॥੮॥੧॥
ਵਡਹੰਸੁਮਹਲਾ ੩ ॥ਮਨੂਆਦਹਦਿਸਧਾਵਦਾਓਹੁਕੈਸੇਹਰਿਗੁਣਗਾਵੈ॥
ਇੰਦ੍ਰੀਵਿਆਪਿਰਹੀਅਧਿਕਾਈਕਾਮੁਕ੍ਰੋਧੁਨਿਤਸੰਤਾਵੈ॥੧॥ਵਾਹੁਵਾਹੁਸਹਜੇਗੁਣ
ਰਵੀਜੈ॥ਰਾਮਨਾਮੁਇਸੁਜੁਗਮਹਿਦੁਲਭੁਹੈਗੁਰਮਤਿਹਰਿਰਸੁਪੀਜੈ॥੧॥ਰਹਾਉ॥
ਸਬਦੁਚੀਨਿਮਨੁਨਿਰਮਲੁਹੋਵੈਤਾਹਰਿਕੇਗੁਣਗਾਵੈ॥ਗੁਰਮਤੀਆਪੈਆਪੁਪਛਾਣੈ
ਤਾਨਿਜਘਰਿਵਾਸਾਪਾਵੈ॥੨॥ਏਮਨਮੇਰੇਸਦਾਰੰਗਿਰਾਤੇਸਦਾਹਰਿਕੇਗੁਣਗਾਉ॥
ਹਰਿਨਿਰਮਲੁਸਦਾਸੁਖਦਾਤਾਮਨਿਚਿੰਦਿਆਫਲੁਪਾਉ॥੩॥ਹਮਨੀਚਸੇਊਤਮਭ
ਏਹਰਿਕੀਸਰਣਾਈ॥ਪਾਥਰੁਡੁਬਦਾਕਾਢਿਲੀਆਸਾਚੀਵਡਿਆਈ॥੪॥ਬਿਖੁਸੇ
ਅੰਮ੍ਰਿਤਭਏਗੁਰਮਤਿਬੁਧਿਪਾਈ॥ਅਕਹੁਪਰਮਲਭਏਅੰਤਰਿਵਾਸਨਾਵਸਾਈ॥੫॥
ਮਾਣਸਜਨਮੁਦੁਲੰਭੁਹੈਜਗਮਹਿਖਟਿਆਆਇ॥ਪੂਰੈਭਾਗਿਸਤਿਗੁਰੁਮਿਲੈਹ
ਰਿਨਾਮੁਧਿਆਇ॥੬॥ਮਨਮੁਖਭੂਲੇਬਿਖੁਲਗੇਅਹਿਲਾਜਨਮੁਗਵਾਇਆ॥ਹਰਿ
ਕਾਨਾਮੁਸਦਾਸੁਖਸਾਗਰੁਸਾਚਾਸਬਦੁਨਭਾਇਆ॥੭॥ਮੁਖਹੁਹਰਿਹਰਿਸਭੁਕੋਕਰੈਵਿਰ

ਲੋਹਿਰਦੈਵਸਾਇਆ॥ਨਾਨਕਜਿਨਕੈਹਿਰਦੈਵਸਿਆਮੋਖਮੁਕਤਿਤਿਨਪਾਇਆ॥
੮॥੨॥

ੴਸਤਿਗੁਰਪ੍ਰਸਾਦਿ॥

ਵਡਹੰਸੁਮਹਲਾ੧ ਛੰਤ॥

ਕਾਇਆਕੂੜਿਵਿਗਾੜਿਕਾਹੇਨਾਈਐ॥ਨਾਤਾਸੋਪਰਵਾਣੁਸਚੁਕਮਾਈਐ॥ਜਬਸਾਚ
ਅੰਦਰਿਹੋਇਸਾਚਾਤਾਮਿਸਾਚਾਪਾਈਐ॥ਲਿਖੇਬਾਝਹੁਸੁਰਤਿਨਾਹੀਬੋਲਿਬੋਲਿਗ
ਵਾਈਐ॥ਜਿਥੈਜਾਇਬਹੀਐਭਲਾਕਹੀਐਸੁਰਤਿਸਬਦੁਲਿਖਾਈਐ॥ਕਾਇਆ
ਕੂੜਿਵਿਗਾੜਿਕਾਹੇਨਾਈਐ॥੧॥ਤਾਮੈਕਹਿਆਕਹਣੁਜਾਤੁਧੈਕਹਾਇਆ॥ਅੰਮ੍ਰਿ
ਤੁਹਰਿਕਾਨਾਮੁਮੇਰੈਮਨਿਭਾਇਆ॥ਨਾਮੁਮੀਠਾਮਨਹਿਲਾਗਾਦੂਖਿਡੇਰਾਢਾਹਿਆ॥ਸੂ
ਖੁਮਨਮਹਿਆਇਵਸਿਆਜਾਮਿਤੈਫੁਰਮਾਇਆ॥ਨਦਰਿਤੁਧੁਅਰਦਾਸਿਮੇਰੀਜਿੰਨਿ
ਆਪੁਉਪਾਇਆ॥ਤਾਮੈਕਹਿਆਕਹਣੁਜਾਤੁਧੈਕਹਾਇਆ॥੨॥ਵਾਰੀਖਸਮੁਕਢਾਏ
ਕਿਰਤੁਕਮਾਵਣਾ॥ਮੰਦਾਕਿਸੈਨਆਖਿਝਗੜਾਪਾਵਣਾ॥ਨਹਪਾਇਝਗੜਾਸੁਆਮਿਸੇ
ਤੀਆਪਿਆਪੁਵਞਾਵਣਾ॥ਜਿਸੁਨਾਲਿਸੰਗਤਿਕਰਿਸਰੀਕੀਜਾਇਕਿਆਰੂਆਵ
ਣਾ॥ਜੋਦੇਇਸਹਣਾਮਨਹਿਕਹਣਾਆਖਿਨਾਹੀਵਾਵਣਾ॥ਵਾਰੀਖਸਮੁਕਢਾਏਕਿਰ
ਤੁਕਮਾਵਣਾ॥੩॥ਸਭਉਪਾਈਅਨੁਆਪਿਆਪੇਨਦਰਿਕਰੇ॥ਕਉੜਾਕੋਇਨਮਾਗੈ
ਮੀਠਾਸਭਮਾਗੈ॥ਸਭੁਕੋਇਮੀਠਾਮੰਗਿਦੇਖੈਖਸਮਭਾਵੈਸੋਕਰੇ॥ਕਿਛੁਪੁੰਨਦਾਨਅਨੇ
ਕਕਰਣੀਨਾਮਤੁਲਿਨਸਮਸਰੇ॥ਨਾਨਕਾਜਿਨਨਾਮੁਮਿਲਿਆਕਰਮੁਹੋਆਧੁਰਿਕਦੇ॥
ਸਭਉਪਾਈਅਨੁਆਪਿਆਪੇਨਦਰਿਕਰੇ॥੪॥੧॥ਵਡਹੰਸੁਮਹਲਾ੧॥
ਕਰਹੁਦਇਆਤੇਰਾਨਾਮੁਵਖਾਣਾ॥ਸਭਉਪਾਈਐਆਪਿਆਪੇਸਰਬਸਮਾਣਾ॥
ਸਰਬੇਸਮਾਣਾਆਪਿਤੂਹੈਉਪਾਇਧੰਧੈਲਾਈਆ॥ਇਕਿਤੁਧਹੀਕੀਏਰਾਜੇਇਕਨਾ
ਭਿਖਭਵਾਈਆ॥ਲੋਭੁਮੋਹੁਤੁਝੁਕੀਆਮੀਠਾਏਤੁਭਰਮਿਭੁਲਾਣਾ॥ਸਦਾਦਇਆ
ਕਰਹੁਅਪਣੀਤਾਮਿਨਾਮੁਵਖਾਣਾ॥੧॥ਨਾਮੁਤੇਰਾਹੈਸਾਚਾਸਦਾਮੈਮਨਿਭਾਣਾ॥ਦੂਖੁ
ਗਇਆਸੁਖੁਆਇਸਮਾਣਾ॥ਗਾਵਨਿਸੁਰਿਨਰਸੁਘੜਸੁਜਾਣਾ॥ਸੁਰਿਨਰਸੁ
ਘੜਸੁਜਾਣਗਾਵਹਿਜੋਤੇਰੈਮਨਿਭਾਵਹੇ॥ਮਾਇਆਮੋਹੇਚੇਤਹਿਨਾਹੀਅਹਿ

ਜਨਮੁਗਵਾਵਹੇ॥ਇਕਿਮੂੜਮੁਗਧਨਚੇਤਹਿਮੂਲੇਜੋਆਇਆਤਿਸੁਜਾਣਾ॥ਨਾਮੁ
ਤੇਰਾਸਦਾਸਾਚਾਸੋਇਮੈਮਨਿਭਾਣਾ॥੨॥ਤੇਰਾਵਖਤੁਸੁਹਾਵਾਅੰਮ੍ਰਿਤੁਤੇਰੀਬਾਣੀ॥
ਸੇਵਕਸੇਵਹਿਭਾਉਕਰਿਲਾਗਾਸਾਉਪਰਾਣੀ॥ਸਾਉਪ੍ਰਾਣੀਤਿਨਾਲਾਗਾਜਿਨੀਅੰ
ਮ੍ਰਿਤੁਪਾਇਆ॥ਨਾਮਿਤੇਰੈਜੋਇਰਾਤੇਨਿਤਚੜਹਿਸਵਾਇਆ॥ਇਕੁਕਰਮੁਧਰਮੁ
ਨਹੋਇਸੰਜਮੁਜਾਮਿਨਏਕੁਪਛਾਣੀ॥ਵਖਤੁਸੁਹਾਵਾਸਦਾਤੇਰਾਅੰਮ੍ਰਿਤਤੇਰੀਬਾਣੀ
॥੩॥ਹਉਬਲਿਹਾਰੀਸਾਚੇਨਾਵੈ॥ਰਾਜੁਤੇਰਾਕਬਹੁਨਜਾਵੈ॥ਰਾਜੋਤਤੇਰਾਸਦਾਨਿ
ਹਚਲੁਏਹੁਕਬਹੁਨਜਾਵਏ॥ਚਾਕਰੁਤਤੇਰਾਸੋਇਹੋਵੈਜੋਇਸਹਜਿਸਮਾਵਏ॥
ਦੁਸਮਨੁਤਦੂਖੁਨਲਗੈਮੂਲੇਪਾਪੁਨੇੜਿਨਆਵਏ॥ਹਉਬਲਿਹਾਰੀਸਦਾਹੋਵਾਏ
ਕਤੇਰੇਨਾਵਏ॥੪॥ਜੁਗਹਜੁਗੰਤਰਿਭਗਤਤੁਮਾਰੇ॥ਕੀਰਤਿਕਰਹਿਸੁਆਮੀਤੇਰੈ
ਦੁਆਰੇ॥ਜਪਹਿਤਸਾਚਾਏਕੁਮੁਰਾਰੇ॥ਸਾਚਾਮੁਰਾਰੇਤਾਮਿਜਾਪਹਿਜਾਮਿਮੰਨਿਵਸਾ
ਵਹੇ॥ਭਰਮੋਭੁਲਾਵਾਤੁਝਹਿਕੀਆਜਾਮਿਏਹੁਚੁਕਾਵਹੇ॥ਗੁਰਪਰਸਾਦੀਕਰਹੁਕਿਰ
ਪਾਲੇਹੁਜਮਹੁਉਬਾਰੇ॥ਜੁਗਹਜੁਗੰਤਰਿਭਗਤਤੁਮਾਰੇ॥੫॥ਵਡੇਮੇਰੇਸਾਹਿਬਾਅ
ਲਖਅਪਾਰਾ॥ਕਿਉਕਰਿਕਰਉਬੇਨੰਤੀਹਉਆਖਿਨਜਾਣਾ॥ਨਦਰਿਕਰਹਿਤਾਸਾਚੁ
ਪਛਾਣਾ॥ਸਾਚੋਪਛਾਣਾਤਾਮਿਤੇਰਾਜਾਮਿਆਪਿਬੁਝਾਵਹੇ॥ਦੂਖਭੂਖਸੰਸਾਰਿਕੀ
ਏਸਹਸਾਏਹੁਚੁਕਾਵਹੇ॥ਬਿਨਵੰਤਿਨਾਨਕੁਜਾਇਸਹਸਾਬੁਝੈਗੁਰਬੀਚਾਰਾ॥ਵਡਾਸਾ
ਹਿਬੁਹੈਆਪਿਅਲਖਅਪਾਰਾ॥੬॥ਤੇਰੇਬੰਕੇਲੋਇਣਦੰਤਰੀਸਾਲਾ॥ਸੋਹਣੇਨ
ਕਜਿਨਲੰਮੜੇਵਾਲਾ॥ਕੰਚਨਕਾਇਆਸੁਇਨੇਕੀਢਾਲਾ॥ਸੋਵੰਨਢਾਲਾਕ੍ਰਿਸਨਮਾ
ਲਾਜਪਹੁਤੁਸੀਸਹੇਲੀਹੋ॥ਜਮਦੁਆਰਿਨਹੋਹੁਖੜੀਆਸਿਖਸੁਣਹੁਮਹੇਲੀਹੋ॥ਹੰ
ਸਹੰਸਾਬਗਬਗਾਲਹੈਮਨਕੀਜਾਲਾ॥ਬੰਕੇਲੋਇਣਦੰਤਰੀਸਾਲਾ॥੭॥ਤੇਰੀਚਾਲ
ਸੁਹਾਵੀਮਧੁਰਾੜੀਬਾਣੀ॥ਕੁਹਕਨਿਕੋਕਿਲਾਤਰਲਜੁਆਣੀ॥ਤਰਲਾਜੁਆਣੀ
ਆਪਿਭਾਣੀਇਛਮਨਕੀਪੂਰੀਏ॥ਸਾਰੰਗਜਿਉਪਗੁਧਰੈਠਿਮਿਠਿਮਿਆਪਿਆਪੁ
ਸੰਧੂਰਏ॥ਸ੍ਰੀਰੰਗਰਾਤੀਫਿਰੈਮਾਤੀਉਦਕੁਗੰਗਾਵਾਣੀ॥ਬਿਨਵੰਤਿਨਾਨਕੁਦਾਸੁਹ
ਰਿਕਾਤੇਰੀਚਾਲਸੁਹਾਵੀਮਧੁਰਾੜੀਬਾਣੀ॥੮॥੨॥

ਵਡਹੰਸੁ ਮਹਲਾ ੩ ਛੰਤ ੴ ਸਤਿਗੁਰ ਪ੍ਰਸਾਦਿ॥
ਆਪਣੇਪਿਰਕੈਰੰਗਿਰਤੀਮੁਈਏਸੋਭਾਵੰਤੀਨਾਰੇ॥ਸਚੈਸਬਦਿਮਿਲਿਰਹੀਮੁਈਏ
ਪਿਰੁਰਾਵੇਭਾਇਪਿਆਰੇ॥ਸਚੈਭਾਇਪਿਆਰੀਕੰਤਿਸਵਾਰੀਹਰਿਹਰਿਸਿਉਨੇਹੁਰਚਾ
ਇਆ॥ਆਪੁਗਵਾਇਆਤਾਪਿਰੁਪਾਇਆਗੁਰਕੈਸਬਦਿਸਮਾਇਆ॥ਸਾਧਨ
ਸਬਦਿਸੁਹਾਈਪ੍ਰੇਮਕਸਾਈਅੰਤਰਿਪ੍ਰੀਤਿਪਿਆਰੀ॥ਨਾਨਕਸਾਧਨਮੇਲਿਲਈ
ਪਿਰਿਆਪੇਸਾਚੈਸਾਹਿਸਵਾਰੀ॥੧॥ਨਿਰਗੁਣਵੰਤੜੀਏਪਿਰੁਦੇਖਿਹਦੂਰੇਰਾਮ॥
ਗੁਰਮੁਖਿਜਿਨੀਰਾਵਿਆਮੁਈਏਪਿਰੁਰਵਿਰਹਿਆਭਰਪੂਰੇਰਾਮ॥ਪਿਰੁਰਵਿਰਹਿਆ
ਭਰਪੂਰੇਵੇਖੁਹਜੂਰੇਜੁਗਿਜੁਗਿਏਕੋਜਾਤਾ॥ਧਨਬਾਲੀਭੋਲੀਪਿਰੁਸਹਜਿਰਾਵੈ
ਮਿਲਿਆਕਰਮਬਿਧਾਤਾ॥ਜਿਨਿਹਰਿਰਸੁਚਾਖਿਆਸਬਦਿਸੁਭਾਖਿਆਹਰਿਸਰਿਰਹੀ
ਭਰਪੂਰੇ॥ਨਾਨਕਕਾਮਣਿਸਾਪਿਰਭਾਵੈਸਬਦੇਰਹੈਹਦੂਰੇ॥੨॥ਸੋਹਾਗਣੀਜਾਇਪੂ
ਛਹੁਮੁਈਏਜਿਨੀਵਿਚਹੁਆਪੁਗਵਾਇਆ॥ਪਿਰਕਾਹੁਕਮੁਨਪਾਇਓਮੁਈਏਜਿ
ਨੀਵਿਚਹੁਆਪੁਨਗਵਾਇਆ॥ਜਿਨੀਆਪੁਗਵਾਇਆਤਿਨੀਪਿਰੁਪਾਇਆਰੰਗ
ਸਿਉਰਲੀਆਮਾਣੈ॥ਸਦਾਰੰਗਿਰਾਤੀਸਹਜੇਮਾਤੀਅਨਦਿਨੁਨਾਮੁਵਖਾਣੈ॥ਕਾਮ
ਣਿਵਡਭਾਗੀਅੰਤਰਿਲਿਵਲਾਗੀਹਰਿਕਾਪ੍ਰੇਮੁਸੁਭਾਇਆ॥ਨਾਨਕਕਾਮਣਿਸਹ
ਜੇਰਾਤੀਜਿਨਿਸਚੁਸੀਗਾਰੁਬਣਾਇਆ॥੩॥ਹਉਮੈਮਾਰਿਮੁਈਏਤੂਚਲੁਗੁਰਕੈਭ
ਏ॥ਹਰਿਵਰੁਰਾਵਹਿਸਦਾਮੁਈਏਨਿਜਘਰਿਵਾਸਾਪਾਏ॥ਨਿਜਘਰਿਵਾਸਾਪਾਏਸ
ਬਦੁਵਜਾਏਸਦਾਸੁਹਾਗਣਿਨਾਰੀ॥ਪਿਰੁਰਲੀਆਲਾਜੋਬਨੁਬਾਲਾਅਨਦਿਨੁ
ਕੰਤਿਸਵਾਰੀ॥ਹਰਿਵਰੁਸੋਹਾਗੋਮਸਤਕਿਭਾਗੋਸਚੈਸਬਦਿਸੁਹਾਏ॥ਨਾਨਕਕਾ
ਮਣਿਹਰਿਰੰਗਿਰਾਤੀਜਾਚਲੈਸਤਿਗੁਰਭਾਏ॥੪॥੧॥ਵਡਹੰਸੁਮਹਲਾ੩
॥ਗੁਰਮੁਖਿਸਭੁਵਾਪਾਰੁਭਲਾਜੇਸਹਜੇਕੀਜੈਰਾਮ॥ਅਨਦਿਨੁਨਾਮੁਵਖਾਣੀਐਲਾ
ਹਾਹਰਿਰਸੁਪੀਜੈਰਾਮ॥ਲਾਹਾਹਰਿਰਸੁਲੀਜੈਹਰਿਰਾਵੀਜੈਅਨਦਿਨੁਨਾਮੁਵਖਾ
ਣੈ॥ਗੁਣਸੰਗ੍ਰਹਿਅਵਗਣਵਿਕਣਹਿਆਪੈਆਪੁਪਛਾਣੈ॥ਗੁਰਮਤਿਪਾਈਵ
ਡੀਵਡਿਆਈਸਚੈਸਬਦਿਰਸੁਪੀਜੈ॥ਨਾਨਕਹਰਿਕੀਭਗਤਿਨਿਰਾਲੀਗੁਰਮੁਖਿ

ਵਿਰਲੈਕੀਜੈ॥੧॥ਗੁਰਮੁਖਿਖੇਤੀਹਰਿਅੰਤਰਿਬੀਜੀਐਹਰਿਲੀਜੈਸਰੀਰਿਜਮਾ
ਏਰਾਮ॥ਆਪਣੇਘਰਅੰਦਰਿਰਸੁਭੁੰਚੁਤੂਲਾਹਾਲੈਪਰਥਾਏਰਾਮ॥ਲਾਹਾਪਰਥ
ਏਹਰਿਮੰਨਿਵਸਾਏਧਨੁਖੇਤੀਵਾਪਾਰਾ॥ਹਰਿਨਾਮੁਧਿਆਏਮੰਨਿਵਸਾਏਬੂਝੈਗੁਰ
ਬੀਚਾਰਾ॥ਮਨਮੁਖਖੇਤੀਵਣਜੁਕਰਿਥਾਕੇਤ੍ਰਿਸਨਾਭੁਖਨਜਾਏ॥ਨਾਨਕਨਾਮੁਬੀ
ਜਿਮਨਅੰਦਰਿਸਚੈਸਬਦਿਸੁਭਾਏ॥੨॥ਹਰਿਵਾਪਾਰਿਸੇਜਨਲਾਗੇਜਿਨਾਮ
ਸਤਕਿਮਣੀਵਡਭਾਗੋਰਾਮ॥ਗੁਰਮਤੀਮਨੁਨਿਜਘਰਿਵਸਿਆਸਚੈਸਬਦਿ
ਬੈਰਾਗੋਰਾਮ॥ਮੁਖਿਮਸਤਕਿਭਾਗੋਸਚਿਬੈਰਾਗੋਸਾਚਿਰਤੇਵੀਚਾਰੀ॥ਨਾਮਬਿਨ
ਸਭੁਜਗੁਬਉਰਾਨਾਸਬਦੇਹਉਮੈਮਾਰੀ॥ਸਾਚੈਸਬਦਿਲਾਗਿਮਤਿਉਪਜੈਗੁਰ
ਮੁਖਿਨਾਮੁਸੋਹਾਗੋ॥ਨਾਨਕਸਬਦਿਮਿਲੈਭਉਭੰਜਨੁਹਰਿਰਾਵੈਮਸਤਕਿਭਾਗੋ॥
੩॥ਖੇਤੀਵਣਜੁਸਭੁਹੁਕਮੁਹੈਹੁਕਮੇਮੰਨਿਵਡਿਆਈਰਾਮ॥ਗੁਰਮਤੀਹੁਕਮੁ
ਬੂਝੀਐਹੁਕਮੇਮੇਲਿਮਿਲਾਈਰਾਮ॥ਹੁਕਮਿਮਿਲਾਈਸਹਜਿਸਮਾਈਗੁਰਕਾ
ਸਬਦੁਅਪਾਰਾ॥ਸਚੀਵਡਿਆਈਗੁਰਤੇਪਾਈਸਚੁਸਵਾਰਣਹਾਰਾ॥ਭਉਭੰ
ਜਨੁਪਾਇਆਆਪੁਗਵਾਇਆਗੁਰਮੁਖਿਮੇਲਿਮਿਲਾਈ॥ਕਹੁਨਾਨਕਨਾਮੁ
ਨਿਰੰਜਨੁਅਗਮੁਅਗੋਚਰੁਹੁਕਮੇਰਹਿਆਸਮਾਈ॥੪॥੨॥ਵਡਹੰਸੁਮਹਲਾ
੩ ॥ਮਨਮੇਰਿਆਤੂਸਦਾਸਚੁਸਮਾਲਿਜੀਉ॥ਆਪਣੈਘਰਿਤੂਸੁਖਿਵ
ਸਹਿਪੋਹਿਨਸਕੈਜਮਕਾਲੁਜੀਉ॥ਕਾਲੁਜਾਲੁਜਮੁਜੋਹਿਨਸਾਕੈਸਾਚੈਸਬ
ਦਿਲਿਵਲਾਏ॥ਸਦਾਸਚਿਰਤਾਮਨੁਨਿਰਮਲੁਆਵਣੁਜਾਣੁਰਹਾਏ॥ਦੂਜੈ
ਭਾਇਭਰਮਿਵਿਗੁਤੀਮਨਮੁਖਿਮੋਹੀਜਮਕਾਲਿ॥ਕਹੈਨਾਨਕੁਸੁਣਿਮਨਮੇਰੇ
ਤੂਸਦਾਸਚੁਸਮਾਲਿ॥੧॥ਮਨਮੇਰਿਆਅੰਤਰਿਤੇਰੈਨਿਧਾਨੁਹੈਬਾਹਰਿਵਸਤੁ
ਨਭਾਲਿ॥ਜੋਭਾਵੈਸੋਭੁੰਚਿਤੂਗੁਰਮੁਖਿਨਦਰਿਨਿਹਾਲਿ॥ਗੁਰਮੁਖਿਨਦਰਿ
ਨਿਹਾਲਿਮਨਮੇਰੇਅੰਤਰਿਹਰਿਨਾਮੁਸਖਾਈ॥ਮਨਮੁਖਅੰਧੁਲੇਗਿਆਨਵਿ
ਹੂਣੇਦੂਜੈਭਾਇਖੁਆਈ॥ਬਿਨੁਨਾਵੈਕੋਛੂਟੈਨਾਹੀਸਭਬਾਧੀਜਮਕਾਲਿ॥
ਨਾਨਕਅੰਤਰਿਤੇਰੈਨਿਧਾਨੁਹੈਤੂਬਾਹਰਿਵਸਤੁਨਭਾਲਿ॥੨॥ਮਨਮੇਰਿਆ

ਜਨਮਪਦਾਰਥੁਪਾਇਕੈਇਕਿਸਚਿਲਗੇਵਾਪਾਰਾ॥ਸਤਿਗੁਰੁਸੇਵਨਿਆਪਣਾਅੰਤਰਿ
ਸਬਦੁਅਪਾਰਾ॥ਅੰਤਰਿਸਬਦੁਅਪਾਰਾਹਰਿਨਾਮੁਪਿਆਰਾਨਾਮੇਨਉਨਿਧਿਪਾਈ॥
ਮਨਮੁਖਮਾਇਆਮੋਹਿਵਿਆਪੇਦੂਖਿਸੰਤਾਪੇਦੂਜੈਪਤਿਗਵਾਈ॥ਹਉਮੈਮਾਰਿਸਚਿ
ਸਬਦਿਸਮਾਣੇਸਚਿਰਤੇਅਧਿਕਾਈ॥ਨਾਨਕਮਾਣਸਜਨਮੁਦੁਲੰਭੁਹੈਸਤਿਗੁਰਿ
ਬੂਝਬੁਝਾਈ॥੩॥ਮਨਮੇਰੇਸਤਿਗੁਰੁਸੇਵਨਿਆਪਣਾਸੇਜਨਵਡਭਾਗੀਰਾਮ॥ਜੋਮ
ਨੁਮਾਰਹਿਆਪਣਾਸੇਪੁਰਖਬੈਰਾਗੀਰਾਮ॥ਸੇਜਨਬੈਰਾਗੀਸਚਿਲਿਵਲਾਗੀਆਪ
ਣਾਆਪੁਪਛਾਣਿਆ॥ਮਤਿਨਿਹਚਲਅਤਿਗੂੜੀਗੁਰਮੁਖਿਸਹਜੇਨਾਮੁਵਖਾਣਿ
ਆ॥ਇਕਕਾਮਣਿਹਿਤਕਾਰੀਮਾਇਆਮੋਹਿਪਿਆਰੀਮਨਮੁਖਸੋਇਰਹੇਅਭਾਗੇ॥
ਨਾਨਕਸਹਜਿਸੇਵਹਿਗੁਰੁਅਪਣਾਸੇਪੂਰੇਵਡਭਾਗੇ॥੪॥੩॥ਵਡਹੰਸੁਮਹਲਾ੩
॥ਰਤਨਪਦਾਰਥਵਣਜੀਅਹਿਸਤਿਗੁਰਿਦੀਆਬੁਝਾਈਰਾਮ॥ਲਾਹਾਲਾਭੁਹਰਿਭ
ਗਤਿਹੈਗੁਣਮਹਿਗੁਣੀਸਮਾਈਰਾਮ॥ਗੁਣਮਹਿਗੁਣੀਸਮਾਏਜਿਸੁਆਪਿਬੁਝਾ
ਏ॥ਲਾਹਾਭਗਤਿਸੈਸਾਰੇ॥ਬਿਨੁਭਗਤੀਸੁਖੁਨਹੋਈਦੂਜੈਪਤਿਖੋਈਗੁਰਮਤਿਨਾਮੁਅ
ਧਾਰੇ॥ਵਖਰੁਨਾਮੁਸਦਾਲਾਭੁਹੈਜਿਸਨੋਏਤੁਵਾਪਾਰਿਲਾਏ॥ਰਤਨਪਦਾਰਥਵਣਜੀ
ਅਹਿਜਾਂਸਤਿਗੁਰੁਦੇਇਬੁਝਾਏ॥੧॥ਮਾਇਆਮੋਹੁਸਭੁਦੁਖੁਹੈਖੋਟਾਇਹੁਵਾਪਾ
ਰਾ॥ਕੂੜੁਬੋਲਿਬਿਖੁਖਾਵਣੀਬਹੁਵਧਹਿਵਿਕਾਰਾਰਾਮ॥ਬਹੁਵਧਹਿਵਿਕਾਰਾ
ਸਹਸਾਇਹੁਸੰਸਾਰਾ॥ਬਿਨੁਨਾਵੈਪਤਿਖੋਈ॥ਪੜਿਪੜਿਪੰਡਿਤਵਾਦੁਵਖਾਣਹਿ
ਬਿਨੁਬੂਝੇਸੁਖੁਨਹੋਈ॥ਆਵਣਜਾਣਾਕਦੇਨਚੂਕੈਮਾਇਆਮੋਹਪਿਆਰਾ॥ਮਾ
ਇਆਮੋਹੁਸਭੁਦੁਖੁਹੈਖੋਟਾਇਹੁਵਾਪਾਰਾ॥੨॥ਖੋਟੇਖਰੇਸਭਿਪਰਖੀਅਨਿਤਿਤੁਸ
ਚੇਕੈਦਰਬਾਰਾਰਾਮ॥ਖੋਟੇਦਰਗਹਸੁਟੀਅਨਿਊਭੇਕਰਨਿਪੁਕਾਰਾਰਾਮ॥ਊਭੇਕਰਨਿ
ਪੁਕਾਰਾਮੁਗਧਗਵਾਰਾਮਨਮੁਖਜਨਮੁਗਵਾਇਆ॥ਬਿਖਿਆਮਾਇਆਜਿਨਿਜ
ਗਤੁਭੁਲਾਇਆਸਾਚਾਨਾਮੁਨਭਾਇਆ॥ਮਨਮੁਖਸੰਤਾਨਾਲਿਵੈਰੁਕਰਿਦੁਖੁਖ
ਟੇਸੰਸਾਰਾ॥ਖੋਟੇਖਰੇਪਰਖੀਅਨਿਤਿਤੁਸਚੈਦਰਵਾਰਾਰਾਮ॥੩॥ਆਪਿਕਰੇਕਿਸੁ
ਆਖੀਐਹੋਰੁਕਰਣਾਕਿਛੂਨਜਾਈਰਾਮ॥ਜਿਤੁਭਾਵੈਤਿਤੁਲਾਇਸੀਜਿਉਤਿ

ਸਦੀਵਡਿਆਈਰਾਮ॥ਜਿਉਤਿਸਦੀਵਡਿਆਈਆਪਿਕਰਾਈਵਰੀਆਮੁਨਫੁਸੀ
ਕੋਈ॥ਜਗਜੀਵਨੁਦਾਤਾਕਰਮਿਬਿਧਾਤਾਆਪੇਬਖਸੇਸੋਈ॥ਗੁਰਪਰਸਾਦੀਆ
ਪੁਗਵਾਈਐਨਾਨਕਨਾਮਿਪਤਿਪਾਈ॥ਆਪਿਕਰੇਕਿਸੁਆਖੀਐਹੋਰੁਕਰਣਾਕਿ
ਛੂਨਜਾਈ॥੪॥੪॥ਵਡਹੰਸੁਮਹਲਾ੩ ॥ਸਚਾਸਉਦਾਹਰਿਨਾਮੁਹੈਸ
ਚਾਵਾਪਾਰਾਰਾਮ॥ਗੁਰਮਤੀਹਰਿਨਾਮੁਵਣਜੀਐਅਤਿਮੋਲੁਅਫਾਰਾਰਾਮ॥ਅਤਿ
ਮੋਲੁਅਫਾਰਾਸਚਵਾਪਾਰਾਸਚਿਵਾਪਾਰਿਲਗੇਵਡਭਾਗੀ॥ਅੰਤਰਿਬਾਹਰਿਭ
ਗਤੀਰਾਤੇਸਚਿਨਾਮਿਲਿਵਲਾਗੀ॥ਨਦਰਿਕਰੇਸੋਈਸਚੁਪਾਏਗੁਰਕੈਸਬਦਿਵੀ
ਚਾਰਾ॥ਨਾਨਕਨਾਮਿਰਤੇਤਿਨਹੀਸੁਖੁਪਾਇਆਸਾਚੈਕੇਵਾਪਾਰਾ॥੧॥ਹਉਮੈਮਾ
ਇਆਮੈਲੁਹੈਮਾਇਆਮੈਲੁਭਰੀਜੈਰਾਮ॥ਗੁਰਮਤੀਮਨੁਨਿਰਮਲਾਰਸਨਾਹਰਿ
ਰਸੁਪੀਜੈਰਾਮ॥ਰਸਨਾਹਰਿਰਸੁਪੀਜੈਅੰਤਰੁਭੀਜੈਸਾਚਸਬਦਿਬੀਚਾਰੀ॥ਅੰਤ
ਰਿਖੂਹਟਾਅੰਮ੍ਰਿਤਿਭਰਿਆਸਬਦੇਕਾਢਿਪੀਐਪਨਿਹਾਰੀ॥ਜਿਸੁਨਦਰਿਕਰੇ
ਸੋਈਸਚਿਲਾਗੈਰਸਨਾਰਾਮੁਰਵੀਜੈ॥ਨਾਨਕਨਾਮਿਰਤੇਸੇਨਿਰਮਲਹੋਰਹਉਮੈ
ਮੈਲੁਭਰੀਜੈ॥੨॥ਪੰਡਿਤਜੋਤਕੀਸਭਿਪੜਿਪੜਿਕੂਕਦੇਕਿਸੁਪਹਿਕਰਹਿਪੁਕਾ
ਰਾਰਾਮ॥ਮਾਇਆਮੋਹੁਅੰਤਰਿਮਲੁਲਾਗੈਮਾਇਆਕੇਵਾਪਾਰਾਰਾਮ॥ਮਾਇਆ
ਕੇਵਾਪਾਰਜਗਤਿਪਿਆਰਾਆਵਣਿਜਾਣਿਦੁਖੁਪਾਈ॥ਬਿਖੁਕਾਕੀੜਾਬਿਖੁ
ਸਿਉਲਾਗਾਬਿਸ੍ਟਾਮਾਂਹਿਸਮਾਈ॥ਜੋਧੁਰਿਲਿਖਿਆਸੋਇਕਮਾਵੈਕੋਇਨਮੇਟ
ਣਹਾਰਾ॥ਨਾਨਕਨਾਮਿਰਤੇਤਿਨਸਦਾਸੁਖੁਪਾਇਆਹੋਰਿਮੂਰਖਕੂਕਿਮੁਏਗਾਵ
ਾਰਾ॥੩॥ਮਾਇਆਮੋਹਿਮਨੁਰੰਗਿਆਮੋਹਿਸੁਧਿਨਕਾਈਰਾਮ॥ਗੁਰਮੁਖਿਇਹੁਮ
ਨੁਰੰਗੀਐਦੂਜਾਰੰਗੁਜਾਈਰਾਮ॥ਦੂਜਾਰੰਗੁਜਾਈਸਾਚਿਸਮਾਈਸਚਿਭਰੇਭੰਡਾ
ਰਾ॥ਗੁਰਮੁਖਿਹੋਵੈਸੋਈਬੂਝੈਸਚਿਸਵਾਰਣਹਾਰਾ॥ਆਪੇਮੇਲੇਸੋਹਰਿਮਿਲੈ
ਹੋਰੁਕਹਣਾਕਿਛੂਨਜਾਏ॥ਨਾਨਕਵਿਣੁਨਾਵੈਭਰਮਿਭੁਲਾਇਆਇਕਿਨਾ
ਮਿਰਤੇਰੰਗੁਲਾਏ॥੪॥੫॥ਵਡਹੰਸੁਮਹਲਾ੩ ॥ਏਮਨਮੇਰਿਆਆਵਾ
ਗਉਣੁਸੰਸਾਰੁਹੈਅੰਤਿਸਚਿਨਿਬੇੜਾਰਾਮ॥ਆਪੇਸਚਾਬਖਸਿਲਏਫਿਰਿਹੋਇ

ਨਫੇਰਾਰਾਮ॥ਫਿਰਿਹੋਇਨਫੇਰਾਅੰਤਿਸਚਿਨਿਬੇੜਾਗੁਰਮੁਖਿਮਿਲੈਵਡਿਆਈ॥
ਸਾਚੈਰੰਗਿਰਾਤੇਸਹਜੇਮਾਤੇਸਹਜੇਰਹੈਸਮਾਈ॥ਸਚਾਮਨਿਭਾਇਆਸਚੁਵਸਾਇ
ਆਸਬਦਿਰਤੇਅੰਤਿਨਿਬੇਰਾ॥ਨਾਨਕਨਾਮਿਰਤੇਸੇਸਚਿਸਮਾਣੇਬਹੁਰਿਨਪਵ
ਜਲਿਫੇਰਾ॥੧॥ਮਾਇਆਮੋਹੁਸਭੁਬਰਲੁਹੈਦੂਜੈਭਾਇਖੁਆਈਰਾਮ॥ਮਾਤਾਪਿ
ਤਾਸਭੁਹੇਤੁਹੈਹੇਤੇਪਲਚਾਈਰਾਮ॥ਹੇਤੇਪਲਚਾਈਪੁਰਬਿਕਮਾਈਮੇਟਿਨਸਕੈਕੋ
ਈ॥ਜਿਨਿਸ੍ਰਿਸਟਿਸਾਜੀਸੋਕਰਿਵੇਖੈਤਿਸੁਜੇਵਡੁਅਵਰੁਨਕੋਈ॥ਮਨਮੁਖਿਅੰ
ਤਪਿਤਪਿਖਪੈਬਿਨੁਸਬਦੈਸਾਂਤਿਨਆਈ॥ਨਾਨਕਬਿਨੁਨਾਵੈਸਭੁਕੋਈਭੁਲਾ
ਮਾਇਆਮੋਹਿਖੁਆਈ॥੨॥ਏਹੁਜਗੁਜਲਤਾਦੇਖਿਕੈਭਜਿਪਏਹਰਿਸਰਣਾ
ਈਰਾਮ॥ਅਰਦਾਸਿਕਰੀਗੁਰਪੂਰੇਆਗੈਰਖਿਲੇਵਹੁਦੇਹੁਵਡਾਈਰਾਮ॥ਰਖਿਲੇ
ਵਹੁਸਰਣਾਈਹਰਿਨਾਮੁਵਡਾਈਤੁਧੁਜੇਵਡੁਅਵਰੁਨਦਾਤਾ॥ਸੇਵਾਲਾਗੇਸੇਵ
ਭਾਗੇਜੁਗਿਜੁਗਿਏਕੋਜਾਤਾ॥ਜਤੁਸਤੁਸੰਜਮੁਕਰਮਕਮਾਵੈਬਿਨੁਗੁਰਗਤਿ
ਨਪਾਈ॥ਨਾਨਕਤਿਸਨੋਸਬਦੁਬੁਝਾਏਜੋਜਾਇਪਵੈਹਰਿਸਰਣਾਈ॥੩॥ਜੋ
ਹਰਿਮਤਿਦੇਇਸਾਊਪਜੈਹੋਰਮਤਿਨਕਾਈਰਾਮ॥ਅੰਤਰਿਬਾਹਰਿਏਕੁਤੂਆਪੇ
ਦੇਹਿਬੁਝਾਈਰਾਮ॥ਆਪੇਦੇਹਿਬੁਝਾਈਅਵਰਨਭਾਈਗੁਰਮੁਖਿਹਰਿਰਸੁਚਾਖਿ
ਆ॥ਦਰਿਸਾਚੈਸਦਾਹੈਸਾਚਾਸਾਚੈਸਬਦਿਸੁਭਾਖਿਆ॥ਘਰਮਹਿਨਿਜਘਰੁ
ਪਾਇਆਸਤਿਗੁਰੁਦੇਇਵਡਾਈ॥ਨਾਨਕਜੋਨਾਮਿਰਤੇਸੇਈਮਹਲੁਪਾਇਨਿਮ
ਤਿਪਰਵਾਣੁਸਚੁਸਾਈ॥੪॥੬॥

ਵਡਹੰਸੁਮਹਲਾ੪ ਛੰਤ॥ ੴਸਤਿਗੁਰਪ੍ਰਸਾਦਿ॥

ਮੇਰੈਮਨਿਮੇਰੈਮਨਿਸਤਿਗੁਰਿਪ੍ਰੀਤਿਲਗਾਈਰਾਮ॥ਹਰਿਹਰਿਹਰਿਹਰਿਨਾਮੁਮੇਰੈਮ
ਨਿਵਸਾਈਰਾਮ॥ਹਰਿਹਰਿਨਾਮੁਮੇਰੈਮਨਿਵਸਾਈਸਭਿਦੂਖਵਿਸਾਰਣਹਾਰਾ॥ਵ
ਡਭਾਗੀਗੁਰਦਰਸਨੁਪਾਇਆਧਨੁਧਨੁਸਤਿਗੁਰੂਹਮਾਰਾ॥ਊਠਤਬੈਠਤਸਤਿਗੁ
ਰਸੇਵਹ॥ਜਿਤੁਸੇਵਿਐਸਾਂਤਿਪਾਈ॥ਮੇਰੈਮਨਿਮੇਰੈਮਨਿਸਤਿਗੁਰਪ੍ਰੀਤਿਲਗਾਈ
॥੧॥ਹਉਜੀਵਾਹਉਜੀਵਾਸਤਿਗੁਰਦੇਖਿਸਰਸੇਰਾਮ॥ਹਰਿਨਾਮੋਹਰਿਨਾਮੁਦ੍ਰਿੜ

ਏਜਪਿਹਰਿਹਰਿਨਾਮੁਵਿਗਸੇਰਾਮ॥ਜਪਿਹਰਿਹਰਿਨਾਮੁਕਮਲਪਰਗਾਸੇਹਰਿਨਾ
ਮਿਨਵਨਿਧਿਪਾਈ॥ਹਉਮੈਰੋਗੁਗਇਆਦੁਖੁਲਾਥਾਹਰਿਸਹਜਿਸਮਾਧਿਲ
ਗਾਈ॥ਹਰਿਨਾਮੁਵਡਾਈਸਤਿਗੁਰਤੇਪਾਈਸੁਖੁਸਤਿਗੁਰਦੇਵਮਨੁਪਰਸੇ॥ਹ
ਉਜੀਵਾਹਉਜੀਵਾਸਤਿਗੁਰਦੇਖਿਸਰਸੇ॥੨॥ਕੋਈਆਣਿਕੋਈਆਣਿਮਿਲਾ
ਵੈਮੇਰਾਸਤਿਗੁਰੁਪੂਰਾਰਾਮ॥ਹਉਮਨੁਤਨੁਦੇਵਾਤਿਸੁਕਾਟਿਸਰੀਰਾਰਾਮ॥
ਹਉਮਨੁਤਨੁਕਾਟਿਕਾਟਿਤਿਸੁਦੇਈਜੋਸਤਿਗੁਰਬਚਨਸੁਣਾਏ॥ਮੇਰੈਮਨਿਬੈਰਾਗੁਭ
ਇਆਬੈਰਾਗੀਮਿਲਿਗੁਰਦਰਸਨਿਸੁਖੁਪਾਏ॥ਹਰਿਹਰਿਕ੍ਰਿਪਾਕਰਹੁਸੁਖਦਾਤੇਦੇਹੁ
ਸਤਿਗੁਰਚਰਨਹਮਧੂਰਾ॥ਕੋਈਆਣਿਕੋਈਆਣਿਮਿਲਾਵੈਮੇਰਾਸਤਿਗੁਰੁਪੂਰਾ
॥੩॥ਗੁਰਜੇਵਡੁਗੁਰਜੇਵਡੁਦਾਤਾਮੈਅਵਰੁਨਕੋਈਰਾਮ॥ਹਰਿਦਾਨੋਹਰਿਦਾਨੁਦੇਵੈਹ
ਰਿਪੁਰਖੁਨਿਰੰਜਨੁਸੋਈਰਾਮ॥ਹਰਿਹਰਿਨਾਮੁਜਿਨੀਆਰਾਧਿਆਤਿਨਕਾਦੁਖੁਭਰਮੁ
ਭਉਭਾਗਾ॥ਸੇਵਕਭਾਇਮਿਲੇਵਡਭਾਗੀਜਿਨਿਗੁਰਚਰਨੀਮਨੁਲਾਗਾ॥ਕਹੁ
ਨਾਨਕਹਰਿਆਪਿਮਿਲਾਏਮਿਲਿਸਤਿਗੁਰਪੁਰਖਸੁਖੁਹੋਈ॥ਗੁਰਜੇਵਡੁਗੁਰਜੇ
ਵਡੁਦਾਤਾਮੈਅਵਰੁਨਕੋਈ॥੪॥੧॥ਵਡਹੰਸੁਮਹਲਾ੪ ॥ਹੰਉਗੁਰਬਿਨੁ
ਹੰਉਗੁਰਬਿਨੁਖਰੀਨਿਮਾਣੀਰਾਮ॥ਜਗਜੀਵਨੁਜਗਜੀਵਨੁਦਾਤਾਗੁਰਮੇਲਿਸਮਾ
ਣੀਰਾਮ॥ਸਤਿਗੁਰਿਮੇਲਿਹਰਿਨਾਮਿਸਮਾਣੀਜਪਿਹਰਿਹਰਿਨਾਮੁਧਿਆਇਆ॥ਜਿ
ਸੁਕਾਰਣਿਹੰਉਢੂੰਢਿਢੂਢੇਦੀਸੋਸਜਣੁਹਰਿਘਰਿਪਾਇਆ॥ਏਕਦ੍ਰਿਸਟਿਹਰਿਏ
ਕੋਜਾਤਾਹਰਿਆਤਮਰਾਮੁਪਛਾਣੀ॥ਹੰਉਗੁਰਬਿਨੁਹੰਉਗੁਰਬਿਨੁਖਰੀਨਿਮਾਣੀ॥
੧॥ਜਿਨਾਸਤਿਗੁਰੁਜਿਨਸਤਿਗੁਰੁਪਾਇਆਤਿਨਹਰਿਪ੍ਰਭੁਮੇਲਿਮਿਲਾਏਰਾਮ॥ਤਿ
ਨਚਰਣਤਿਨਚਰਣਸਰੇਵਹਹਮਲਾਗਹਤਿਨਕੈਪਾਏਰਾਮ॥ਹਰਿਹਰਿਚਰਣਸ
ਰੇਵਹਤਿਨਕੇਜਿਨਸਤਿਗੁਰੁਪੁਰਖੁਪ੍ਰਭੁਧਿਆਇਆ॥ਤੂਵਡਦਾਤਾਅੰਤਰਜਾਮੀਮੇਰੀ
ਸਰਧਾਪੂਰਿਹਰਿਰਾਇਆ॥ਗੁਰਸਿਖਮੇਲਿਮੇਰੀਸਰਧਾਪੂਰੀਅਨਦਿਨੁਰਾਮਗੁ
ਣਗਾਏ॥ਜਿਨਸਤਿਗੁਰੁਜਿਨਸਤਿਗੁਰੁਪਾਇਆਤਿਨਹਰਿਪ੍ਰਭੁਮੇਲਿਮਿਲਾਏ
॥੨॥ਹੰਉਵਾਰੀਹੰਉਵਾਰੀਗੁਰਸਿਖਮੀਤਪਿਆਰੇਰਾਮ॥ਹਰਿਨਾਮੋਹਰਿਨਾਮੁਸੁਣਾ

ਏਮੇਰਾਪ੍ਰੀਤਮੁਨਾਮੁਅਧਾਰੇਰਾਮ॥ਹਰਿਹਰਿਨਾਮੁਮੇਰਾਪ੍ਰਾਨਸਖਾਈਤਿਸੁਬਿਨੁਘੜੀ
ਨਿਮਖਨਹੀਜੀਵਾਂ॥ਹਰਿਹਰਿਕ੍ਰਿਪਾਕਰੇਸੁਖਦਾਤਾਗੁਰਮੁਖਿਅੰਮ੍ਰਿਤੁਪੀਵਾਂ॥ਹਰਿ
ਆਪੇਸਰਧਾਲਾਇਮਿਲਾਏਹਰਿਆਪੇਆਪਿਸਵਾਰੇ॥ਹਉਵਾਰੀਹਉਵਾਰੀਗੁਰਸਿਖ
ਮੀਤਪਿਆਰੇ॥੩॥ਹਰਿਆਪੇਹਰਿਆਪੇਪੁਰਖੁਨਿਰੰਜਨੁਸੋਈਰਾਮ॥ਹਰਿਆਪੇਹ
ਰਿਆਪੇਮੇਲੈਕਰੈਸੋਹੋਈਰਾਮ॥ਜੋਹਰਿਪ੍ਰਭਭਾਵੈਸੋਈਹੋਵੈਅਵਰੁਨਕਰਣਾਜਾਈ
॥ਬਹੁਤੁਸਿਆਣਪਲਇਆਨਜਾਈਕਰਿਥਾਕੇਸਭਿਚਤੁਰਾਈ॥ਗੁਰਪ੍ਰਸਾਦਿਜ
ਨਨਾਨਕਦੇਖਿਆਮੈਹਰਿਬਿਨੁਅਵਰੁਨਕੋਈ॥ਹਰਿਆਪੇਹਰਿਆਪੇਪੁਰਖੁਨਿਰੰਜਨੁ
ਸੋਈ॥੪॥੨॥ਵਡਹੰਸੁਮਹਲਾ ੪ ॥ਹਰਿਸਤਿਗੁਰਹਰਿਸਤਿਗੁਰਮੇਲਿ
ਹਰਿਸਤਿਗੁਰਚਰਣਹਮਭਾਇਆਰਾਮ॥ਤਿਮਰਅਗਿਆਨੁਗਵਾਇਆਗੁਰਗਿਆ
ਨੁਅੰਜਨੁਗੁਰਿਪਾਇਆਰਾਮ॥ਗੁਰਗਿਆਨਅੰਜਨੁਸਤਿਗੁਰੂਪਾਇਆਅਗਿਆ
ਨਅੰਧੇਰਬਿਨਾਸੇ॥ਸਤਿਗੁਰਸੇਵਿਪਰਮਪਦੁਪਾਇਆਹਰਿਜਪਿਆਸਾਸਗਿਰਾਸੇ
॥ਜਿਨਕਉਹਰਿਪ੍ਰਭਿਕਿਰਪਾਧਾਰੀਤੇਸਤਿਗੁਰਸੇਵਾਲਾਇਆ॥ਹਰਿਸਤਿਗੁਰ
ਹਰਿਸਤਿਗੁਰਮੇਲਿਹਰਿਸਤਿਗੁਰਚਰਣਹਮਭਾਇਆ॥੧॥ਮੇਰਾਸਤਿਗੁਰੁਮੇਰਾਸਤਿ
ਗੁਰੁਪਿਆਰਾਮੈਗੁਰਬਿਨੁਰਹਣੁਨਜਾਈਰਾਮ॥ਹਰਿਨਾਮੋਹਰਿਨਾਮੁਦੇਵੈਮੇਰਾਅੰਤਿਸ
ਖਾਈਰਾਮ॥ਹਰਿਹਰਿਨਾਮੁਮੇਰਾਅੰਤਿਸਖਾਈਗੁਰਸਤਿਗੁਰਿਨਾਮੁਦ੍ਰਿੜਾਇਆ॥
ਜਿਥੈਪੁਤੁਕਲਤ੍ਰੁਕੋਈਬੇਲੀਨਾਹੀਤਿਥੈਹਰਿਹਰਿਨਾਮਿਛਡਾਇਆ॥ਧਨੁਧਨੁ
ਸਤਿਗੁਰੁਪੁਰਖੁਨਿਰੰਜਨੁਜਿਤੁਮਿਲਿਹਰਿਨਾਮੁਧਿਆਈ॥ਮੇਰਾਸਤਿਗੁਰੁਮੇਰਾਸਤਿਗੁ
ਰੁਪਿਆਰਾਮੈਗੁਰਬਿਨੁਰਹਣੁਨਜਾਈ॥੨॥ਜਿਨੀਦਰਸਨੁਜਿਨੀਦਰਸਨੁਸਤਿਗੁਰ
ਪੁਰਖਨਪਾਇਆਰਾਮ॥ਤਿਨਨਿਹਫਲੁਤਿਨਨਿਹਫਲੁਜਨਮੁਸਭੁਬ੍ਰਿਥਾਗਵਾਇ
ਆਰਾਮ॥ਨਿਹਫਲੁਜਨਮੁਤਿਨਬ੍ਰਿਥਾਗਵਾਇਆਤੇਸਾਕਤਮੁਏਮਰਿਝੂਰੇ॥ਘ
ਰਿਹੋਦੈਰਤਨਿਪਦਾਰਥਿਭੂਖੇਭਾਗਹੀਣਹਰਿਦੂਰੇ॥ਹਰਿਹਰਿਤਿਨਕਾਦਰਸੁਨਕਰ
ਹੁਜਿਨੀਹਰਿਹਰਿਨਾਮੁਨਧਿਆਇਆ॥ਜਿਨੀਦਰਸਨੁਜਿਨੀਦਰਸਨੁਸਤਿਗੁਰਪੁਰ
ਖਨਪਾਇਆ॥੩॥ਹਮਚਾਤ੍ਰਿਕਹਮਚਾਤ੍ਰਿਕਦੀਨਹਰਿਪਾਸਿਬੇਨੰਤੀਰਾਮ॥ਗੁਰ

ਮਿਲਿਗੁਰਮੇਲਿਮੇਰਾਪਿਆਰਾਹਮਸਤਿਗੁਰਕਰਹਭਗਤੀਰਾਮ॥ਹਰਿਹਰਿਸਤਿਗੁਰਕ
ਰਹਭਗਤੀਜਾਂਹਰਿਪ੍ਰਭੁਕਿਰਪਾਧਾਰੇ॥ਮੈਗੁਰਬਿਨੁਅਵਰੁਨਕੋਈਬੇਲੀਗੁਰੁਸਤਿਗੁਰੁ
ਪ੍ਰਾਣਹਮਾਰੇ॥ਕਹੁਨਾਨਕਗੁਰਿਨਾਮੁਦ੍ਰਿੜਾਇਆਹਰਿਹਰਿਨਾਮੁਹਰਿਸਤੀ॥ਹਮਚਾ
ਤ੍ਰਿਕਹਮਚਾਤ੍ਰਿਕਦੀਨਹਰਿਪਾਸਿਬੇਨੰਤੀ॥੪॥੩॥ਵਡਹੰਸੁਮਹਲਾ ੪ ॥
ਹਰਿਕਿਰਪਾਹਰਿਕਿਰਪਾਕਰਿਸਤਿਗੁਰੁਮੇਲਿਸੁਖਦਾਤਾਰਾਮ॥ਹਮਪੂਛਹਮ
ਪੂਛਹਸਤਿਗੁਰਪਾਸਿਹਰਿਬਾਤਾਰਾਮ॥ਸਤਿਗੁਰਪਾਸਿਹਰਿਬਾਤਪੂਛਹਜਿਨਿਨ
ਾਮੁਪਦਾਰਥੁਪਾਇਆ॥ਪਾਇਲਗਹਨਿਤਕਰਹਬਿਨੰਤੀਗੁਰਿਸਤਿਗੁਰਿਪੰਥੁਬਤ
ਾਇਆ॥ਸੋਈਭਗਤੁਦੁਖੁਸੁਖੁਸਮਤੁਕਰਿਜਾਣੈਹਰਿਹਰਿਨਾਮਿਹਰਿਰਾਤਾ॥ਹਰਿ
ਕਿਰਪਾਹਰਿਕਿਰਪਾਕਰਿਗੁਰੁਸਤਿਗੁਰੁਮੇਲਿਸੁਖਦਾਤਾ॥੧॥ਸੁਣਿਗੁਰਮੁਖਿ
ਸੁਣਿਗੁਰਮੁਖਿਨਾਮਿਸਭਿਬਿਨਸੇਹੰਉਮੈਪਾਪਾਰਾਮ॥ਜਪਿਹਰਿਹਰਿਜਪਿਹਰਿ
ਹਰਿਨਾਮੁਲਥਿਅੜੇਜਗਿਤਾਪਾਰਾਮ॥ਹਰਿਹਰਿਨਾਮੁਜਿਨੀਆਰਾਧਿਆਤਿਨਕੇ
ਦੁਖਪਾਪਨਿਵਾਰੇ॥ਸਤਿਗੁਰਿਗਿਆਨਖੜਗੁਹਥਿਦੀਨਾਜਮਕੰਕਰਮਾਰਿਬਿਦਾ
ਰੇ॥ਹਰਿਪ੍ਰਭਿਕ੍ਰਿਪਾਧਾਰੀਸੁਖਦਾਤੇਦੁਖਲਾਥੇਪਾਪਸੰਤਾਪਾ॥ਸੁਣਿਗੁਰਮੁਖਿਸੁ
ਣਿਗੁਰਮੁਖਿਨਾਮੁਸਭਿਬਿਨਸੇਹੰਉਮੈਪਾਪਾ॥੨॥ਜਪਿਹਰਿਹਰਿਜਪਿਹਰਿਹਰਿਨ
ਾਮੁਮੇਰੈਮਨਿਭਾਇਆਰਾਮ॥ਮੁਖਿਗੁਰਮੁਖਿਮੁਖਿਗੁਰਮੁਖਿਜਪਿਸਭਿਰੋਗਗਵਾ
ਇਆਰਾਮ॥ਗੁਰਮੁਖਿਜਪਿਸਭਿਰੋਗਗਵਾਇਆਅਰੋਗਤਭਏਸਰੀਰਾ॥
ਅਨਦਿਨੁਸਹਜਸਮਾਧਿਹਰਿਲਾਗੀਹਰਿਜਪਿਆਗਹਿਰਗੰਭੀਰਾ॥ਜਾਤਿਅਜਾਤਿ
ਨਾਮੁਜਿਨਧਿਆਇਆਤਿਨਪਰਮਪਦਾਰਥੁਪਾਇਆ॥ਜਪਿਹਰਿਹਰਿਜਪਿਹਰਿ
ਹਰਿਨਾਮੁਮੇਰੈਮਨਿਭਾਇਆ॥੩॥ਹਰਿਧਾਰਹੁਹਰਿਧਾਰਹੁਕਿਰਪਾਕਰਿਕਿਰਪਾਲੇ
ਹੁਉਬਾਰੇਰਾਮ॥ਹਮਪਾਪੀਹਮਪਾਪੀਨਿਰਗੁਣਦੀਨਤੁਮਾਰੇਰਾਮ॥ਹਮਪਾਪੀਨਿਰਗੁ
ਣਦੀਨਤੁਮਾਰੇਹਰਿਦੈਆਲਸਰਣਾਇਆ॥ਤੂਦੁਖਭੰਜਨੁਸਰਬਸੁਖਦਾਤਾਹਮਪਾ
ਥਰਤਰੇਤਰਾਇਆ॥ਸਤਿਗੁਰਭੇਟਿਰਾਮਰਸੁਪਾਇਆਜਨਨਾਨਕਨਾਮਿਉਧਾਰੇ॥ਹ
ਰਿਧਾਰਹੁਹਰਿਧਾਰਹੁਕਿਰਪਾਕਰਿਕਿਰਪਾਲੇਹੁਉਬਾਰੇ॥੪॥੪॥

ਵਡਹੰਸੁਮਹਲਾ੪ ਘੋੜੀਆ ੧ੴਸਤਿਗੁਰਪ੍ਰਸਾਦਿ॥
ਦੇਹਤੇਜਣਿਜੀਰਾਮਿਉਪਾਈਆਰਾਮ॥ਧੰਨੁਮਾਣਸਜਨਮੁਪੁੰਨਿਪਾਈਆਰਾਮ॥
ਮਾਣਸਜਨਮੁਵਡਪੁੰਨੇਪਾਇਆਦੇਹਸੁਕੰਚਨਚੰਗੜੀਆ॥ਗੁਰਮੁਖਿਰੰਗੁਚ
ਲੂਲਾਪਾਵੈਹਰਿਹਰਿਹਰਿਨਵਰੰਗੜੀਆ॥ਏਹਦੇਹਸੁਬਾਂਕੀਜਿਤੁਹਰਿਜਾਪੀ
ਹਰਿਹਰਿਨਾਮਿਸੁਹਾਵੀਆ॥ਵਡਭਾਗੀਪਾਈਨਾਮੁਸਖਾਈਜਨਨਾਨਕਰਾਮਿਉਪਾ
ਈਆ॥੧॥ਦੇਹਪਾਵਉਜੀਨੁਬੁਝਿਚੰਗਾਰਾਮ॥ਚੜਿਲੰਘਾਜੀਬਿਖਮੁਭੁਇ
ਅੰਗਾਰਾਮ॥ਬਿਖਮੁਭੁਇਅੰਗਾਅਨਤਤਰੰਗਾਗੁਰਮੁਖਿਪਾਰਿਲੰਘਾਏ॥ਹਰਿ
ਬੋਹਿਥਿਚੜਿਵਡਭਾਗੀਲੰਘੈਗੁਰੁਖੇਵਟੁਸਬਦਿਤਰਾਏ॥ਅਨਦਿਨੁਹਰਿਰੰ
ਗਿਹਰਿਗੁਣਗਾਵੈਹਰਿਰੰਗੀਹਰਿਰੰਗਾ॥ਜਨਨਾਨਕਨਿਰਬਾਣਪਦੁਪਾਇਆ
ਹਰਿਉਤਮੁਹਰਿਪਦੁਚੰਗਾ॥੨॥ਕੜੀਆਲੁਮੁਖੇਗੁਰਿਗਿਆਨੁਦ੍ਰਿੜਾਇਆਰਾ
ਮ॥ਤਨਿਪ੍ਰੇਮੁਹਰਿਚਾਬਕੁਲਾਇਆਰਾਮ॥ਤਨਿਪ੍ਰੇਮੁਹਰਿਹਰਿਲਾਇਚਾਬਕੁਮ
ਨੁਜਿਣੈਗੁਰਮੁਖਿਜੀਤਿਆ॥ਅਘੜੋਘੜਾਵੈਸਬਦੁਪਾਵੈਅਪਿਉਹਰਿਰਸੁਪੀ
ਤਿਆ॥ਸੁਣਿਸ੍ਰਵਣਬਾਣੀਗੁਰਿਵਖਾਣੀਹਰਿਰੰਗੁਤੁਰੀਚੜਾਇਆ॥ਮਹਾਮਾ
ਰਗੁਪੰਥੁਬਿਖੜਾਜਨਨਾਨਕਪਾਰਿਲੰਘਾਇਆ॥੩॥ਘੋੜੀਤੇਜਣਿਦੇਹਰਾਮਿ
ਉਪਾਈਆਰਾਮ॥ਜਿਤੁਹਰਿਪ੍ਰਭੁਜਾਪੈਸਾਧਨੁਧੰਨੁਤੁਖਾਈਆਰਾਮ॥ਜਿਤੁਹਰਿ
ਪ੍ਰਭੁਜਾਪੈਸਾਧੰਨੁਸਾਬਾਸੈਧੁਰਿਪਾਇਆਕਿਰਤੁਜੁੜੰਦਾ॥ਚੜਿਦੇਹੜਿਘੋੜੀਬਿ
ਖਮੁਲੰਘਾਏਮਿਲੁਗੁਰਮੁਖਿਪਰਮਾਨੰਦਾ॥ਹਰਿਹਰਿਕਾਜੁਰਚਾਇਆਪੂਰੈਮਿ
ਲਿਸੰਤਜਨਾਜੰਞਆਈ॥ਜਨਨਾਨਕਹਰਿਵਰੁਪਾਇਆ॥ਮੰਗਲੁਮਿਲਿਸੰਤ
ਜਨਾਵਾਧਾਈ॥੪॥੧॥੫॥ ਵਡਹੰਸੁਮਹਲਾ੪ ॥ਦੇਹਤੇਜਨੜੀਹਰਿਨ
ਵਰੰਗੀਆਰਾਮ॥ਗੁਰਗਿਆਨੁਗੁਰੂਹਰਿਮੰਗੀਆਰਾਮ॥ਗਿਆਨਮੰਗੀਹਰਿ
ਕਥਾਚੰਗੀਹਰਿਨਾਮੁਗਤਿਮਿਤਿਜਾਣੀਆ॥ਸਭੁਜਨਮੁਸਫਲਿਉਕੀਆਕ
ਰਤੈਹਰਿਰਾਮਨਾਮਿਵਖਾਣੀਆ॥ਹਰਿਰਾਮਨਾਮੁਸਲਾਹਿਹਰਿਪ੍ਰਭਹਰਿਭਗਤਿਹ
ਰਿਜਨਮੰਗੀਆ॥ਜਨੁਕਹੈਨਾਨਕੁਸੁਣਹੁਸੰਤਹੁਹਰਿਭਗਤਿਗੋਵਿੰਦਚੰਗੀਆ॥

॥ਦੇਹਕੰਚਨਜੀਨੁਸੁਵਿਨਾਰਾਮ॥ਜੜਿਹਰਿਹਰਿਨਾਮੁਰਤੰਨਾਰਾਮ॥ਜੜਿਨਾਮ
ਰਤਨੁਗੋਵਿੰਦਪਾਇਆਹਰਿਮਿਲੇਹਰਿਗੁਣਸੁਖਘਣੇ॥ਗੁਰਸਬਦੁਪਾਇਆ
ਹਰਿਨਾਮੁਧਿਆਇਆਵਡਭਾਗੀਹਰਿਰੰਗਹਰਿਬਣੇ॥ਹਰਿਮਿਲੇਸੁਆਮੀਅੰ
ਤਰਜਾਮੀਹਰਿਨਵਤਨਹਰਿਨਵਰੰਗੀਆ॥ਨਾਨਕੁਵਖਾਣੈਨਾਮੁਜਾਣੈਹਰਿਨਾਮੁ
ਹਰਿਪ੍ਰਭਮੰਗੀਆ॥੨॥ਕੜੀਆਲੁਮੁਖੇਗੁਰਿਅੰਕਸੁਪਾਇਆਰਾਮ॥ਮਨੁਮੈ
ਗਲੁਗੁਰਸਬਦਿਵਸਿਆਇਆਰਾਮ॥ਮਨੁਵਸਗਤਿਆਇਆਪਰਮਪਦੁ
ਪਾਇਆਸਾਧਨਕੰਤਿਪਿਆਰੀ॥ਅੰਤਰਿਪ੍ਰੇਮੁਲਗਾਹਰਿਸੇਤੀਘਰਿਸੋਹੈਹਰਿ
ਪ੍ਰਭਨਾਰੀ॥ਹਰਿਰੰਗਿਰਾਤੀਸਹਜੇਮਾਤੀਹਰਿਪ੍ਰਭੁਹਰਿਹਰਿਪਾਇਆ॥ਨਾਨਕ
ਜਨੁਹਰਿਦਾਸੁਕਹਤੁਹੈਵਡਭਾਗੀਹਰਿਹਰਿਧਿਆਇਆ॥੩॥ਦੇਹਘੋੜੀਜੀ
ਜਿਤੁਹਰਿਪਾਇਆਰਾਮ॥ਮਿਲਿਸਤਿਗੁਰਜੀਮੰਗਲੁਗਾਇਆਰਾਮ॥ਹਰਿ
ਗਾਇਮੰਗਲੁਰਾਮਨਾਮਾਹਰਿਸੇਵਸੇਵਕਸੇਵਕੀ॥ਪ੍ਰਭਜਾਇਪਾਵੈਰੰਗਮਹਲੀ
ਹਰਿਰੰਗੁਮਾਣੈਰੰਗਕੀ॥ਗੁਣਰਾਮਗਾਏਮਨਿਸੁਭਾਏਹਰਿਗੁਰਮਤੀਮਨਿਧਿਆ
ਇਆ॥ਜਨਨਾਨਕਹਰਿਕਿਰਪਾਧਾਰੀਦੇਹਘੋੜੀਚੜਿਹਰਿਪਾਇਆ॥੪॥
੨॥੬॥

ਰਾਗੁਵਡਹੰਸੁਮਹਲਾ੫ ਛੰਤਘਰੁ੪ ੧ੴਸਤਿਗੁਰਪ੍ਰਸਾਦਿ॥
ਗੁਰਮਿਲਿਲਧਾਜੀਰਾਮੁਪਿਆਰਾਰਾਮ॥ਇਹੁਤਨੁਮਨੁਦਿਤੜਾਵਾਰੋਵਾਰਾਰਾਮ
॥ਤਨੁਮਨੁਦਿਤਾਭਵਜਲੁਜਿਤਾਚੂਕੀਕਾਂਣਿਜਮਾਣੀ॥ਅਸਥਿਰੁਥੀਆਅੰਮ੍ਰਿ
ਤੁਪੀਆਰਹਿਆਆਵਣਜਾਣੀ॥ਸੋਘਰੁਲਧਾਸਹਜਿਸਮਧਾਹਰਿਕਾਨਾਮੁਅ
ਧਾਰਾ॥ਕਹੁਨਾਨਕਸੁਖਿਮਾਣੇਰਲੀਆਂਗੁਰਪੂਰੇਕੰਉਨਮਸਕਾਰਾ॥੧॥ਸੁਣਿਸ
ਜਣਜੀਮੈਡੜੇਮੀਤਾਰਾਮ॥ਗੁਰਿਮੰਤ੍ਰੁਸਬਦੁਸਚੁਦੀਤਾਰਾਮ॥ਸਚੁਸਬਦੁਧਿ
ਆਇਆਮੰਗਲੁਗਾਇਆਚੂਕੇਮਨਹੁਅਦੇਸਾ॥ਸੋਪ੍ਰਭੁਪਾਇਆਕਤਹਿਨਜਾ
ਇਆਸਦਾਸਦਾਸੰਗਿਬੈਸਾ॥ਪ੍ਰਭਜੀਭਾਣਾਸਚਾਮਾਣਾਪ੍ਰਭਿਹਰਿਧਨੁਸਹਜੇ
ਦੀਤਾ॥ਕਹੁਨਾਨਕਤਿਸੁਜਨਬਲਿਹਾਰੀਤੇਰਾਦਾਨੁਸਭਨੀਹੈਲੀਤਾ॥੨॥ਤਉ

ਭਾਣਾਤਾਂਤ੍ਰਿਪਤਿਅਘਾਣੇਰਾਮ॥ਮਨੁਥੀਆਠੰਢਾਸਭਤ੍ਰਿਸਨਬੁਝਾਣੇਰਾਮ॥ਮ
ਨੁਥੀਆਠੰਢਾਚੂਕੀਡੰਝਾਪਾਇਆਬਹੁਤੁਖਜਾਨਾ॥ਸਿਖਸੇਵਕਸਭਿਭੁੰਚਣ
ਲਗੇਹੰਉਸਤਗੁਰਕੈਕੁਰਬਾਨਾ॥ਨਿਰਭਉਭਏਖਸਮਰੰਗਿਰਾਤੇਜਮਕੀਤ੍ਰਾਸਬੁਝਾ
ਏ॥ਨਾਨਕਦਾਸੁਸਦਾਸੰਗਿਸੇਵਕੁਤੇਰੀਭਗਤਿਕਰੰਉਲਿਵਲਾਏ॥੩॥ਪੂਰੀਆ
ਸਾਜੀਮਨਸਾਮੇਰੇਰਾਮ॥ਮੋਹਿਨਿਰਗੁਣਜੀਉਸਭਿਗੁਣਤੇਰੇਰਾਮ॥ਸਭਿਗੁਣ
ਤੇਰੇਠਾਕੁਰਮੇਰੇਕਿਤੁਮੁਖਿਤੁਧੁਸਾਲਾਹੀ॥ਗੁਣੁਅਵਗੁਣੁਮੇਰਾਕਿਛੁਨਬੀਚਾ
ਰਿਆਬਖਸਿਲੀਆਖਿਨਮਾਹੀ॥ਨਉਨਿਧਿਪਾਈਵਜੀਵਾਧਾਈਵਾਜੇਅਨਹ
ਦਤੂਰੇ॥ਕਹੁਨਾਨਕਮੈਵਰੁਘਰਿਪਾਇਆਮੇਰੇਲਾਥੇਜੀਸਗਲਵਿਸੂਰੇ॥੪॥੧
॥ ਸਲੋਕੁ॥ ਕਿਆਸੁਣੇਦੋਕੂੜੁਵੰਞਨਿਪਵਣਝੁਲਾਰਿਆ॥
ਨਾਨਕਸੁਣੀਅਰਤੇਪਰਵਾਣੁਜੋਸੁਣੇਦੇਸਚੁਧਣੀ॥੧॥ਛੰਤੁ॥ ॥ਤਿਨਘੋ
ਲਿਘੁਮਾਈਜਿਨਪ੍ਰਭੁਸ੍ਰਵਣੀਸੁਣਿਆਰਾਮ॥ਸੇਸਹਜਿਸੁਹੇਲੇਜਿਨਹਰਿਹਰਿ
ਰਸਨਭਣਿਆਰਾਮ॥ਸੇਸਹਜਿਸੁਹੇਲੇਗੁਣਹਅਮੋਲੇਜਗਤਉਧਾਰਣਆ
ਏ॥ਭੈਬੋਹਿਥਸਾਗਰਪ੍ਰਭਚਰਣਾਕੇਤੇਪਾਰਿਲਘਾਏ॥ਜਿਨਕੰਉਕ੍ਰਿਪਾਕਰੀ
ਮੇਰੈਠਾਕੁਰਿਤਿਨਕਾਲੇਖਾਨਗਣਿਆ॥ਕਹੁਨਾਨਕਤਿਸੁਘੋਲਿਘੁਮਾਈਜਿਨਿ
ਪ੍ਰਭੁਸ੍ਰਵਣੀਸੁਣਿਆ॥੧॥ਸਲੋਕੁ॥ ॥ਲੋਇਣਲੋਈਡਿਠਪਿਆਸਨ
ਬੁਝੈਮੂਘਣੀ॥ਨਾਨਕਸੇਅਖੜੀਆਂਬਿਅੰਨਿਜਿਨੀਡਿਸੰਦੋਮਾਪਿਰੀ॥੧॥
ਛੰਤ ॥ਜਿਨੀਹਰਿਪ੍ਰਭੁਡਿਠਾਤਿਨਕੁਰਬਾਣੇਰਾਮ॥ਸੇਸਾਚੀਦਰਗਹਭਾਣੇ
ਰਾਮ॥ਠਾਕੁਰਿਮਾਨੇਸੇਪਰਧਾਨੇਹਰਿਸੇਤੀਰੰਗਿਰਾਤੇ॥ਹਰਿਰਸਹਿਅਘਾਏਸਹਜਿ
ਸਮਾਏਘਟਿਘਟਿਰਮਈਆਜਾਤੇ॥ਸੇਈਸਜਣਸੰਤਸੇਸੁਖੀਏਠਾਕੁਰਅਪਣੇ
ਭਾਣੇ॥ਕਹੁਨਾਨਕਜਿਨਹਰਿਪ੍ਰਭੁਡਿਠਾਤਿਨਕੈਸਦਕੁਰਬਾਣੇ॥੨॥ਸਲੋਕੁ॥
ਦੇਹਅੰਧਾਰੀਅੰਧਸੁੰਞੀਨਾਮਵਿਹੂਣੀਆ॥ਨਾਨਕਸਫਲਜਨੰਮੁਜੈਘਟਿਵੁ
ਠਾਸਚੁਧਣੀ॥੧॥ਛੰਤੁ॥ ॥ਤਿਨਖੰਨੀਐਵੰਞਾਂਜਿਨਮੇਰਾਹਰਿਪ੍ਰਭੁਡੀਠਾ
ਰਾਮ॥ਜਨਚਾਖਿਅਘਾਣੇਹਰਿਹਰਿਅੰਮ੍ਰਿਤੁਮੀਠਾਰਾਮ॥ਹਰਿਮਨਹਿਮੀਠਾਪ੍ਰਭੂ

ਤੂਠਾਅਮਿਉਵੂਠਾਸੁਖਭਏ॥ਦੁਖਨਾਸਭਰਮਬਿਨਾਸਤਨਤੇਜਪਿਜਗਦੀਸਈਸਹਜੈ
ਜਏ॥ਮੋਹਰਹਤਬਿਕਾਰਥਾਕੇਪੰਚਤੇਸੰਗੁਤੂਟਾ॥ਕਹੁਨਾਨਕਤਿਨਖੰਨੀਐਵੰਞਾ
ਜਿਨਘਟਿਮੇਰਾਹਰਿਪ੍ਰਭੁਵੂਠਾ॥੩॥ਸਲੋਕੁ॥ ॥ਜੋਲੋੜੀਦੇਰਾਮਸੇਵਕਸੇ
ਈਕਾਂਢਿਆ॥ਨਾਨਕਜਾਣੇਸਤਿਸਾਂਈਸੰਤਨਬਾਹਰਾ॥੧॥ਛੰਤੁ॥ ॥ਮਿਲਿਜਲੁ
ਜਲਹਿਖਟਾਨਾਰਾਮ॥ਸੰਗਿਜੋਤੀਜੋਤਿਮਿਲਾਨਾਰਾਮ॥ਸੰਮਾਇਪੂਰਨਪੁਰਖਕਰਤੇ
ਆਪਿਆਪਹਿਜਾਣੀਐ॥ਤਹਸੁੰਨਿਸਹਜਿਸਮਾਧਿਲਾਗੀਏਕੁਏਕੁਵਖਾਣੀਐ॥
ਆਪਿਗੁਪਤਾਆਪਿਮੁਕਤਾਆਪਿਆਪੁਵਖਾਨਾ॥ਨਾਨਕਭ੍ਰਮਭੈਗੁਣਬਿਨਾਸੇਮਿ
ਲਿਜਲੁਜਲਹਿਖਟਾਨਾ॥੪॥੨॥ਬਿਹਾਗੜਾਮਹਲਾ੫ ॥ਪ੍ਰਭਕਰਣਕਾਰ
ਣਸਮਰਥਾਰਾਮ॥ਰਖੁਜਗਤੁਸਗਲਦੇਹਥਾਰਾਮ॥ਸਮਰਥਸਰਣਾਜੋਗੁਸੁਆਮੀ
ਕ੍ਰਿਪਾਨਿਧਿਸੁਖਦਾਤਾ॥ਹੰਉਕੁਰਬਾਣੀਦਾਸਤੇਰੇਜਿਨੀਏਕੁਪਛਾਤਾ॥ਵਰਨੁਚਿ
ਹਨੁਨਜਾਇਲਖਿਆਕਥਨਤੇਅਕਥਾ॥ਬਿਨਵੰਤਿਨਾਨਕਸੁਣਹੁਬਿਨਤੀਪ੍ਰਭ
ਕਰਣਕਾਰਣਸਮਰਥਾ॥੧॥ਏਹਿਜੀਅਤੇਰੇਤੂਕਰਤਾਰਾਮ॥ਪ੍ਰਭਦੂਖਦਰਦਭ੍ਰਮ
ਹਰਤਾਰਾਮ॥ਭ੍ਰਮਦੂਖਦਰਦਨਿਵਾਰਿਖਿਨਮਹਿਰਖਿਲੇਹੁਦੀਨਦੈਆਲਾ॥ਮਾਤ
ਪਿਤਾਸੁਆਮਿਸਜਣੁਸਭੁਜਗਤੁਬਾਲਗੋਪਾਲਾ॥ਜੋਸਰਣਿਆਵੈਗੁਣਨਿਧਾਨ
ਪਾਵੈਸੋਬਹੁੜਿਜਨਮਿਨਮਰਤਾ॥ਬਿਨਵੰਤਿਨਾਨਕਦਾਸੁਤੇਰਾਸਭਿਜੀਅਤੇਰੇਤੂਕ
ਰਤਾ॥੨॥ਆਠਪਹਰਹਰਿਧਿਆਈਐਰਾਮ॥ਮਨਇਛਿਅੜਾਫਲੁਪਾਈਐਰਾ
ਮ॥ਮਨਇਛਪਾਈਐਪ੍ਰਭੁਧਿਆਈਐਮਿਟਹਿਜਮਕੇਤ੍ਰਾਸਾ॥ਗੋਬਿਦੁਗਾਇਆ
ਸਾਧਸੰਗਿਧਿਆਇਆਭਈਪੂਰਨਆਸਾ॥ਤਜਿਮਾਨੁਮੋਹੁਵਿਕਾਰੁਸਗਲੇਪ੍ਰਭੂਕੈਮਨਿਭਾ
ਈਐ॥ਬਿਨਵੰਤਿਨਾਨਕਦਿਨਸੁਰੈਣੀਸਦਾਹਰਿਹਰਿਧਿਆਈਐ॥੩॥ਦਰਿਵਾ
ਜਹਿਅਨਹਤਵਾਜੇਰਾਮ॥ਘਟਿਘਟਿਹਰਿਗੋਬਿੰਦੁਗਾਜੇਰਾਮ॥ਗੋਵਿਦਗਾਜੇਸਦਾ
ਬਿਰਾਜੇਅਗਮਅਗੋਚਰੁਊਚਾ॥ਗੁਣਬੇਅੰਤਕਿਛੁਕਹਣੁਨਜਾਈਕੋਇਨਸਕੈ
ਪਹੂਚਾ॥ਆਪਿਉਪਾਏਆਪਿਪ੍ਰਤਿਪਾਲੇਜੀਅਜੰਤਸਭਿਸਾਜੇ॥ਬਿਨਵੰਤਿਨਾਨਕ
ਸੁਖੁਨਾਮਿਭਗਤੀਦਰਿਵਾਜਹਿਅਨਹਦਵਾਜੇ॥੪॥੩॥

ਰਾਗੁਵਡਹੰਸੁਮਹਲਾ੧ ਅਲਾਹਣੀਆ ਘਰੁ੫

੧ੴਸਤਿਗੁਰਪ੍ਰਸਾਦਿ॥

ਧੰਨੁਸਿਰੰਦਾਸਚਾਪਾਤਿਸਾਹੁਜਿਨਿਜਗੁਧੰਧੈਲਾਇਆ॥ਮੁਹਲਤਿਪੁਨੀਪਾਈਭ
ਰੀਜਾਨੀਅੜਾਘਤਿਚਲਾਇਆ॥ਜਾਨੀਘਤਿਚਲਾਇਆਲਿਖਿਆਆਇਆ
ਰੁੰਨੇਵੀਰਸਬਾਏ॥ਕਾਂਇਆਹੰਸਥੀਆਵੇਛੋੜਾਜਾਂਦਿਨਪੁੰਨੇਮੇਰੀਮਾਏ॥ਜੇਹਾ
ਲਿਖਿਆਤੇਹਾਪਾਇਆਜੇਹਾਪੁਰਬਿਕਮਾਇਆ॥ਧੰਨੁਸਿਰੰਦਾਸਚਾਪਾਤਿਸਾ
ਹੁਜਿਨਿਜਗੁਧੰਧੈਲਾਇਆ॥੧॥ਸਾਹਿਬੁਸਿਮਰਹੁਮੇਰੇਭਾਈਹੋਸਭਨਾਏਹੁਪਇ
ਆਣਾ॥ਏਥੈਧੰਧਾਕੂੜਾਚਾਰਿਦਿਹਾਆਗੈਸਰਪਰਜਾਣਾ॥ਆਗੈਸਰਪਰਜਾਣਾ
ਜਿਉਮਿਹਮਾਣਾਕਾਹੇਗਾਰਬੁਕੀਜੈ॥ਜਿਤੁਸੇਵਿਐਦਰਗਹਸੁਖੁਪਾਈਐਨਾਮੁਤਿ
ਸੈਕਾਲੀਜੈ॥ਆਗੈਹੁਕਮੁਨਚਲੈਮੂਲੇਸਿਰਿਸਿਰਿਕਿਆਵਿਹਾਣਾ॥ਸਾਹਿਬੁਸਿ
ਮਰਹੁਮੇਰੇਭਾਈਹੋਸਭਨਾਏਹੁਪਇਆਣਾ॥੨॥ਜੋਤਿਸੁਭਾਵੈਸੰਮ੍ਰਥਸੋਥੀਐਹੀ
ਲੜਾਏਹੁਸੰਸਾਰੋ॥ਜਲਿਥਲਿਮਹੀਅਲਿਰਵਿਰਹਿਆਸਾਚੜਾਸਿਰਜਣ
ਹਾਰੋ॥ਸਾਚਾਸਿਰਜਣਹਾਰੋਅਲਖਅਪਾਰੋਤਾਕਾਅੰਤੁਨਪਾਇਆ॥ਆਇਆ
ਤਿਨਕਾਸਫਲੁਭਇਆਹੈਇਕਮਨਿਜਿਨੀਧਿਆਇਆ॥ਢਾਹੇਢਾਹਿਉਸਾਰੇ
ਆਪੇਹੁਕਮਿਸਵਾਰਣਹਾਰੋ॥ਜੋਤਿਸੁਭਾਵੈਸੰਮ੍ਰਥਸੋਥੀਐਹੀਲੜਾਏਹੁਸੰਸਾਰੋ॥
੩॥ਨਾਨਕਰੁੰਨਾਬਾਬਾਜਾਣੀਐਜੇਰੋਵੈਲਾਇਪਿਆਰੋ॥ਵਾਲੇਵੇਕਾਰਣਿਬਾਬਾ
ਰੋਈਐਰੋਵਣੁਸਗਲਬਿਕਾਰੋ॥ਰੋਵਣੁਸਗਲਬਿਕਾਰੋਗਾਫਲੁਸੰਸਾਰੋਮਾਇ
ਆਕਾਰਣਿਰੋਵੈ॥ਚੰਗਾਮੰਦਾਕਿਛੁਸੂਝੈਨਾਹੀਇਹੁਤਨੁਏਵੈਖੋਵੈ॥ਐਥੈਆਇ
ਆਸਭੁਕੋਜਾਸੀਕੂੜਿਕਰਹੁਅਹੰਕਾਰੋ॥ਨਾਨਕਰੁੰਨਾਬਾਬਾਜਾਣੀਐਜੇਰੋਵੈਲਾਇ
ਪਿਆਰੋ॥੪॥੧॥ਵਡਹੰਸੁਮਹਲਾ੧ ॥ਆਵਹੁਮਿਲਹੁਸਹੇਲੀਹੋਸ
ਚੜਾਨਾਮੁਲਏਹਾਂ॥ਰੋਵਹਬਿਰਹਾਤਨਕਾਆਪਣਾਸਾਹਿਬੁਸੰਮ੍ਹਾਲੇਹਾਂ॥ਸਾਹਿਬੁ
ਸਮਾਲਿਹਪੰਥੁਨਿਹਾਲਿਹਅਸਾਭਿਓਥੈਜਾਣਾ॥ਜਿਸਕਾਕੀਆਤਿਨਹੀਲੀ
ਆਹੋਆਤਿਸੈਕਾਭਾਣਾ॥ਜੋਤਿਨਿਕਰਿਪਾਇਆਸੁਆਗੈਆਇਆਅਸੀਕਿ

ਹੁਕਮੁਕਰੇਹਾ॥ਆਵਹੁਮਿਲਹੁਸਹੇਲੀਹੋਸਚੜਾਨਾਮੁਲਏਹਾ॥੧॥ਮਰਣੁਨਮੰਦਾ
ਲੋਕਾਆਖੀਐਜੇਮਰਿਜਾਣੈਐਸਾਕੋਇ॥ਸੇਵਿਹੁਸਾਹਿਬੁਸੰਮ੍ਰਥੁਆਪਣਾਪੰ
ਥੁਸੁਹੇਲਾਆਗੈਹੋਇ॥ਪੰਥਿਸੁਹੇਲੈਜਾਵਹੁਤਾਂਫਲੁਪਾਵਹੁਆਗੈਮਿਲੈਵਡਾ
ਈ॥ਭੇਟੈਸਿਉਜਾਵਹੁਸਚਿਸਮਾਵਹੁਤਾਂਪਤਿਲੇਖੈਪਾਈ॥ਮਹਲੀਜਾਇਪਾ
ਵਹੁਖਸਮੈਭਾਵਹੁਰੰਗਸਿਉਰਲੀਆਮਾਣੈ॥ਮਰਣੁਨਮੰਦਾਲੋਕਾਆਖੀਐ
ਜੇਕੋਈਮਰਿਜਾਣੈ॥੨॥ਮਰਣੁਮੁਣਸਾਸੂਰਿਆਹਕੁਹੈਜੋਹੋਇਮਰਨਿਪਰਵਾਣੋ॥
ਸੂਰੇਸੇਈਆਗੈਆਖੀਅਹਿਦਰਗਹਪਾਵਹਿਸਾਚੀਮਾਣੋ॥ਦਰਗਹਮਾਣੁਪਾ
ਵਹਿਪਤਿਸਿਉਜਾਵਹਿਆਗੈਦੂਖੁਨਲਾਗੈ॥ਕਰਿਏਕੁਧਿਆਵਹਿਤਾਂਫਲੁ
ਪਾਵਹਿਜਿਤੁਸੇਵਿਐਭਉਭਾਗੈ॥ਊਚਾਨਹੀਕਹਣਾਮਨਮਹਿਰਹਣਾਆਪੇਜਾ
ਣੈਜਾਣੋ॥ਮਰਣੁਮੁਣਸਾਂਸੂਰਿਆਹਕੁਹੈਜੋਹੋਇਮਰਹਿਪਰਵਾਣੋ॥੩॥ਨਾਨਕ
ਕਿਸਨੋਬਾਬਾਰੋਈਐਬਾਜੀਹੈਇਹੁਸੰਸਾਰੋ॥ਕੀਤਾਵੇਖੈਸਾਹਿਬੁਆਪਣਾਕੁਦ
ਰਤਿਕਰੇਬੀਚਾਰੋ॥ਕੁਦਰਤਿਬੀਚਾਰੇਧਾਰਣਧਾਰੇਜਿਨਿਕੀਆਸੋਜਾਣੈ॥ਆਪੇ
ਵੇਖੈਆਪੇਬੂਝੈਆਪੇਹੁਕਮੁਪਛਾਣੈ॥ਜਿਨਿਕਿਛੁਕੀਆਸੋਈਜਾਣੈਤਾਕਾਰੂਪੁ
ਅਪਾਰੋ॥ਨਾਨਕਕਿਸਨੋਬਾਬਾਰੋਈਐਬਾਜੀਹੈਇਹੁਸੰਸਾਰੋ॥੪॥੨॥ਵਡਹੰਸੁਮ
ਹਲਾ੧ ਦਖਣੀ॥ ॥ਸਚੁਸਿਰੰਦਾਸਚਾਜਾਣੀਐਸਚੜਾਪਰਵਦਗਾਰੋ
॥ਜਿਨਿਆਪੀਨੈਆਪੁਸਾਜਿਆਸਚੜਾਅਲਖਅਪਾਰੋ॥ਦੁਇਪੁੜਜੋੜਿਵਿ
ਛੋੜਿਅਨੁਗੁਰਬਿਨੁਘੋਰੁਅੰਧਾਰੋ॥ਸੂਰਜੁਚੰਦੁਸਿਰਜਿਅਨੁਅਹਿਨਿਸਿਚਲਤੁ
ਵੀਚਾਰੋ॥੧॥ਸਚੜਾਸਾਹਿਬੁਸਚੁਤੂਸਚੜਾਦੇਹਿਪਿਆਰੋ॥੧॥ਰਹਾਉ॥ਤੁਧੁਸਿ
ਰਜੀਮੇਦਨੀਦੁਖੁਸੁਖੁਦੇਵਣਹਾਰੋ॥ਨਾਰੀਪੁਰਖਸਿਰਜਿਐਬਿਖੁਮਾਇਆਮੋ
ਹੁਪਿਆਰੋ॥ਖਾਣੀਬਾਣੀਤੇਰੀਆਦੇਹਿਜੀਆਆਧਾਰੋ॥ਕੁਦਰਤਿਤਖਤੁਰਚਾ
ਇਆਸਚਿਨਿਬੇੜਣਹਾਰੋ॥੨॥ਆਵਾਗਵਣੁਸਿਰਜਿਆਤੂਥਿਰੁਕਰਣੈ
ਹਾਰੋ॥ਜੰਮਣੁਮਰਣਾਆਇਗਇਆਬਧਿਕੁਜੀਉਬਿਕਾਰੋ॥ਭੂਡੜੈਨਾਮੁਵਿ
ਸਾਰਿਆਬੂਡੜੈਕਿਆਤਿਸੁਚਾਰੋ॥ਗੁਣਛੋਡਿਬਿਖੁਲਦਿਆਅਵਗੁਣਕਾ

ਵਣਜਾਰੋ॥੩॥ਸਦੜੇਆਏਤਿਨਾਜਾਨੀਆਹੁਕਮਿਸਚੇਕਰਤਾਰੋ॥ਨਾਰੀਪੁਰਖਵਿਛੁੰ
ਨਿਆਵਿਛੁੜਿਆਮੇਲਣਹਾਰੋ॥ਰੂਪੁਨਜਾਣੈਸੋਹਣੀਐਹੁਕਮਿਬਧੀਸਿਰਿਕਾਰੋ॥
ਬਾਲਕਬਿਰਧਿਨਜਾਣਨੀਤੋੜਨਿਹੇਤੁਪਿਆਰੋ॥ਨਉਦਰਠਾਕੇਹੁਕਮਿਸਚੈਹੰ
ਸੁਗਇਆਗੈਣਾਰੇ॥ਸਾਧਨਛੁਟੀਮੁਠੀਝੂਠਿਵਿਧਣੀਆਮਿਰਤਕੜਾਅੰਙਨੜੇ
ਬਾਰੇ॥ਸੁਰਤਿਮੁਈਮਰੁਮਾਈਏਮਹਲਰੁੰਨੀਦਰਬਾਰੇ॥ਰੋਵਹੁਕੰਤਮਹੇਲੀਹੋਸਚੇਕੇ
ਗੁਣਸਾਰੇ॥੪॥ਜਲਿਮਲਿਜਾਨੀਨਾਵਾਲਿਆਕਪੜਿਪਟਿਅੰਬਾਰੇ॥ਵਾਜੇਵ
ਜੇਸਚੀਬਾਣੀਆਪੰਚਮੁਏਮਨੁਮਾਰੇ॥ਜਾਨੀਵਿਛੁੰਨੜੇਮੇਰਾਮਰਣੁਭਇਆਧ੍ਰਿਗੁ
ਜੀਵਣੁਸੰਸਾਰੇ॥ਜੀਵਤੁਮਰੈਸੁਜਾਣੀਐਪਿਰਸਚੜੈਹੇਤਿਪਿਆਰੇ॥ਤੁਸੀ
ਰੋਵਹੁਰੋਵਣਆਈਹੋਝੂਠਿਮੁਠੀਸੰਸਾਰੇ॥ਹਉਮੁਠੜੀਧੰਧੈਧਾਵਣੀਆਪਿਰਿਛੋ
ਡਿਅੜੀਵਿਧਣਕਾਰੇ॥੫॥ਘਰਿਘਰਿਕੰਤੁਮਹੇਲੀਆਰੂੜੈਹੇਤਿਪਿਆਰੇ॥ਮੈਪਿਰੁ
ਸਚੁਸਾਲਾਹਣਾਹਉਰਹਸਿਅੜੀਨਾਮਿਭਤਾਰੇ॥ਗੁਰਿਮਿਲਿਐਵੇਸੁਪਲ
ਟਿਆਸਾਧਨਸਚੁਸੀਗਾਰੋ॥ਆਵਹੁਮਿਲਹੁਸਹੇਲੀਹੋਸਿਮਰਹੁਸਿਰਜਣਹਾਰੋ॥
ਬਈਅਰਿਨਾਮਿਸੋੁਹਾਗਣੀਸਚੁਸਵਾਰਣਹਾਰੋ॥ਗਾਵਹੁਗੀਤੁਨਬਿਰਹੜਾਨਾਨਕ
ਬ੍ਰਹਮਬੀਚਾਰੋ॥੬॥੩॥ਵਡਹੰਸੁਮਹਲਾ੧ ॥ਜਿਨਿਜਗੁਸਿਰਜਿਸਮਾਇ
ਆਸੋਸਾਹਿਬੁਕੁਦਰਤਿਜਾਣੋਵਾ॥ਸਚੜਾਦੂਰਿਨਭਾਲੀਐਘਟਿਘਟਿਸਬਦੁ
ਪਛਾਣੋਵਾ॥ਸਚੁਸਬਦੁਪਛਾਣਹੁਦੂਰਿਨਜਾਣਹੁਜਿਨਿਏਹਰਚਨਾਰਾਚੀ॥ਨਾਮੁ
ਧਿਆਏਤਾਸੁਖੁਪਾਏਬਿਨੁਨਾਵੈਪਿੜਕਾਚੀ॥ਜਿਨਿਥਾਪੀਬਿਧਿਜਾਣੈਸੋਈਕਿ
ਆਕੋਕਹੈਵਖਾਣੋ॥ਜਿਨਿਜਗੁਥਾਪਿਵਤਾਇਆਜਾਲੋੁਸੋਸਾਹਿਬੁਪਰਵਾਣੋ॥੧॥
ਬਾਬਾਆਇਆਹੈਉਠਿਚਲਣਾਅਧਪੰਧੈਹੈਸੰਸਾਰੋਵਾ॥ਸਿਰਿਸਿਰਿਸਚੜੈ
ਲਿਖਿਆਦੁਖੁਸੁਖੁਪੁਰਬਿਵੀਚਾਰੋਵਾ॥ਦੁਖੁਸੁਖੁਦੀਆਜੇਹਾਕੀਆਸੋਨਿਬਹੈ
ਜੀਅਨਾਲੇ॥ਜੇਹੇਕਰਮਕਰਾਏਕਰਤਾਦੂਜੀਕਾਰਨਭਾਲੇ॥ਆਪਿਨਿਰਾਲਮੁ
ਧੰਧੈਬਾਧੀਕਰਿਹੁਕਮੁਛਡਾਵਣਹਾਰੋ॥ਅਜੁਕਲਿਕਰਦਿਆਕਾਲੁਬਿਆਪੈਦੂਜੈ
ਭਾਇਵਿਕਾਰੋ॥੨॥ਜਮਮਾਰਗਪੰਥੁਨਸੁਝਈਉਝੜੁਅੰਧਗੁਬਾਰੋਵਾ॥ਨਾਜਲੁ

ਲੇਫਤੁਲਾਈਆਨਾਭੋਜਨਪਰਕਾਰੋਵਾ॥ਭੋਜਨਭਾਉਨਠੰਢਾਪਾਣੀਨਾਕਾਪੜੁਸੀ
ਗਾਰੋ॥ਗਲਿਸੰਗਲੁਸਿਰਿਮਾਰੇਊਭੌਨਾਹੀਦਿਸੈਘਰਬਾਰੋ॥ਇਬਕੇਰਾਹੇਜੰਮਨਿਨਾ
ਹੀਪਛੁਤਾਣੇਸਿਰਿਭਾਰੋ॥ਬਿਨੁਸਾਚੇਕੋਬੇਲੀਨਾਹੀਸਾਚਾਏਹੁਬੀਚਾਰੋ॥੩॥
ਬਾਬਾਰੋਵਹਿਰਵਹਿਸੁਜਾਣੀਅਹਿਮਿਲਿਰੋਵੈਗੁਣਸਾਰੇਵਾ॥ਰੋਵੈਮਾਇਆਮੁ
ਠੜੀਧੰਧੜਾਰੋਵਣਹਾਰੇਵਾ॥ਧੰਧਾਰੋਵੈਮੈਲੁਨਧੋਵੈਸੁਪਨੰਤਰੁਸੰਸਾਰੋ॥ਜਿਉ
ਬਾਜੀਗਰੁਭਰਮੈਭੂਲੈਝੂਠਿਮੁਠੀਅਹੰਕਾਰੋ॥ਆਪੇਮਾਰਗਿਪਾਵਣਹਾਰਾਆਪੇ
ਕਰਮਕਮਾਏ॥ਨਾਮਿਰਤੇਗੁਰਿਪੂਰੈਰਾਖੇਨਾਨਕਸਹਜਿਸੁਭਾਏ॥੪॥੪॥ਵਡਹੰ
ਸੁਮਹਲਾ੧ ॥ਬਾਬਾਆਇਆਹੈਉਠਿਚਲਣਾਇਹੁਜਗੁਝੂਠੁਪਸਾ
ਰੋਵਾ॥ਸਚਾਘਰੁਸਚੜੈਸੇਵੀਐਸਚੁਖਰਾਸਚਿਆਰੋਵਾ॥ਕੂੜਿਲਬਿਜਾਂਥਾਇ
ਨਪਾਸੀਅਗੈਲਹੈਨਠਾਓ॥ਅੰਤਰਿਆਉਨਬੈਸਹੁਕਹੀਐਜਿਉਸੁੰਞੈਘਰਿਕਾ
ਓ॥ਜੰਮਣੁਮਰਣੁਵਡਾਵੇਛੋੜਾਬਿਨਸੈਜਗੁਸਬਾਏ॥ਲਬਿਧੰਧੈਮਾਇਆਜ
ਗਤੁਭੁਲਾਇਆਕਾਲੁਖੜਾਰੂਆਏ॥੧॥ਬਾਬਾਆਵਹੁਭਾਈਹੋਗਲਿਮਿਲਹ
ਮਿਲਿਮਿਲਿਦੇਹਆਸੀਸਾਹੇ॥ਬਾਬਾਸਚੜਾਮੇਲੁਨਚੁਕਈਪ੍ਰੀਤਮਕੀਆਦੇ
ਹਅਸੀਸਾਹੇ॥ਆਸੀਸਾਦੇਵੋਭਗਤਿਕਰੇਵੋਮਿਲਿਆਕਾਕਿਆਮੇਲੋ॥
ਇਕਿਭੂਲੇਨਾਵਹੁਥੇਹਹੁਥਾਵਹੁਗੁਰਸਬਦੀਸਚੁਖੇਲੋ॥ਜਮਮਾਰਗਿਨਹੀਜਾ
ਣਾਸਬਦਿਸਮਾਣਾਜੁਗਿਜੁਗਿਸਾਚੈਵੇਸੇ॥ਸਾਜਨਸੈਣਮਿਲਹੁਸੰਜੋਗੀਗੁਰ
ਮਿਲਿਖੋਲੇਫਾਸੇ॥੨॥ਬਾਬਾਨਾਂਗੜਾਆਇਆਜਗਮਹਿਦੁਖੁਸੁਖੁਲੇਖੁਲਿ
ਖਾਇਆ॥ਲਿਖਿਅੜਾਸਾਹਾਨਾਟਲੈਜੇਹੜਾਪੁਰਬਿਕਮਾਇਆ॥ਬਹਿਸਾ
ਚੈਲਿਖਿਆਅੰਮ੍ਰਿਤੁਬਿਖਿਆਜਿਤੁਲਾਇਆਤਿਤੁਲਾਗਾ॥ਕਾਮਣਿਆਰੀ
ਕਾਮਣਪਾਏਬਹੁਰੰਗੀਗਲਿਤਾਗਾ॥ਹੋਛੀਮਤਿਭਇਆਮਨੁਹੋਛਾਗੁੜੁਸਾਮਖੀ
ਖਾਇਆ॥ਨਾਮਰਜਾਦੁਆਇਆਕਲਿਭੀਤਰਿਨਾਂਗੋਬੰਧਿਚਲਾਇਆ॥੩॥
ਬਾਬਾਰੋਵਹੁਜੇਕਿਸੈਰੋਵਣਾਜਾਨੀਅੜਾਬੰਧਿਪਠਾਇਆਹੈ॥ਲਿਖਿਅੜਾ
ਲੇਖੁਨਮੇਟੀਐਦਰਿਹਾਕਾਰੜਾਆਇਆਹੈ॥ਹਾਕਾਰਾਆਇਆਜਾਤਿਸੁਭਾ

ਇਆਭੂਲੇਰੋਵਣਹਾਰੇ॥ਪੁਤੁਭਾਈਭਾਤੀਜੋਰੋਵਹਿਪ੍ਰੀਤਮਅਤਿਪਿਆਰੋ॥ਭੈ
ਰੋਵੈਗੁਣਸਾਰਿਸਮਾਲੇਕੋਮਰੈਨਮੁਇਆਨਾਲੇ॥ਨਾਨਕਜੁਗਿਜੁਗਿਜਾਣਿਸਿਜਾ
ਣਾਰੋਵਹਿਸਚੁਸਮਾਲੇ॥੫॥੫॥

ਵਡਹੰਸੁਮਹਲਾ੩ ਤੀਜਾ ੴਸਤਿਗੁਰਪ੍ਰਸਾਦਿ॥

ਪ੍ਰਭੁਸਚੜਾਹਰਿਸਾਲਾਹੀਐਕਾਰਜੁਸਭੁਕਿਛੁਕਰਣੈਜੋਗੁ॥ਸਾਧਨਰੰਡਨਕਬ
ਹੂਬੈਸਈਨਾਕਦੇਹੋਵੈਸੋਗੁ॥ਨਾਕਦੇਹੋਵੈਸੋਗੁਅਨਦਿਨੁਰਸਭੋਗਸਾਧਨਮਹ
ਲਿਸਮਾਣੀ॥ਜਿਨਿਪ੍ਰਿਉਜਾਤਾਕਰਮਬਿਧਾਤਾਬੋਲੇਅੰਮ੍ਰਿਤਬਾਣੀ॥ਗੁਣ
ਵੰਤੀਆਗੁਣਸਾਰਹਿਅਪਣੇਕੰਤਸਮਾਲਹਿਨਾਕਦੇਲਗੈਵਿਜੋਗੋ॥ਸਚੜਾ
ਪਿਰੁਸਾਲਾਹੀਐਸਭੁਕਿਛੁਕਰਣੈਜੋਗੋ॥੧॥ਸਚੜਾਸਾਹਿਬੁਸਬਦਿਪਛਾਣੀ
ਐਆਪੇਲਏਮਿਲਾਏ॥ਸਾਧਨਪ੍ਰਿਅਕੈਰੰਗਿਰਤੀਵਿਚਹੁਆਪੁਗਵਾਏ॥ਵਿ
ਚਹੁਆਪੁਗਵਾਏਫਿਰਿਕਾਲੁਨਖਾਏਗੁਰਮੁਖਿਏਕੋਜਾਤਾ॥ਕਾਮਣਿਇਛਪੁੰ
ਨੀਅੰਤਰਿਭਿੰਨੀਮਿਲਿਆਜਗਜੀਵਨੁਦਾਤਾ॥ਸਬਦਿਰੰਗਿਰਾਤੀਜੋਬਨਿਮਾ
ਤੀਪਿਰਕੈਅੰਕਿਸਮਾਏ॥ਸਚੜਾਸਾਹਿਬੁਸਬਦਿਪਛਾਣੀਐਆਪੇਲਏਮਿਲਾਏ
॥੨॥ਜਿਨੀਆਪਣਾਕੰਤੁਪਛਾਣਿਆਹਉਤਿਨਪੂਛਉਸੰਤਾਜਾਏ॥ਆਪੁਛੋਡਿ
ਸੇਵਾਕਰੀਪਿਰੁਸਚੜਾਮਿਲੈਸਹਜਿਸੁਭਾਏ॥ਪਿਰੁਸਚਾਮਿਲੈਆਏਸਾਚੁਕਮਾ
ਏਸਾਚਿਸਬਦਿਧਨਰਾਤੀ॥ਕਦੇਨਰਾਂਡਸਦਾਸੋਹਾਗਣਿਅੰਤਰਿਸਹਜਸਮਾਧੀ
॥ਪਿਰੁਰਹਿਆਭਰਪੂਰੇਵੇਖੁਹਦੂਰੇਰੰਗੁਮਾਣੇਸਹਜਿਸੁਭਾਏ॥ਜਿਨੀਆਪਣਾਕੰ
ਤੁਪਛਾਣਿਆਹਉਤਿਨਪੂਛਉਸੰਤਾਜਾਏ॥੩॥ਪਿਰਹੁਵਿਛੁੰਨੀਆਭੀਮਿਲ
ਹਜੇਸਤਿਗੁਰਲਾਗਹਸਾਚੇਪਾਏ॥ਸਤਿਗੁਰੁਸਦਾਦਇਆਲੁਹੈਅਵਗੁਣਸ
ਬਦਿਜਲਾਏ॥ਅਉਗੁਣਸਬਦਿਜਲਾਏਦੂਜਾਭਾਉਗਵਾਏਸਚੇਹੀਸਚਿਰਾ
ਤੀ॥ਸਚੈਸਬਦਿਸਦਾਸੁਖੁਪਾਇਆਹਉਮੈਗਈਭਰਾਤੀ॥ਪਿਰੁਨਿਰਮਾਇਲੁ
ਸਦਾਸੁਖਦਾਤਾਨਾਨਕਸਬਦਿਮਿਲਾਏ॥ਪਿਰਹੁਵਿਛੁੰਨੀਆਭੀਮਿਲਹਜੇਸ
ਤਿਗੁਰਲਾਗਹਸਾਚੇਪਾਏ॥੪॥੧॥ਵਡਹੰਸੁਮਹਲਾ੩ ॥ਸੁਣਿਅ

ਹੁਕੰਤਮਹੇਲੀਹੋਪਿਰੁਸੇਵਿਹੁਸਬਦਿਵੀਚਾਰਿ॥ਅਵਗਣਵੰਤੀਪਿਰੁਨਜਾਣ
ਈਮੁਠੀਰੋਵੈਕੰਤਵਿਸਾਰਿ॥ਰੋਵੈਕੰਤਸੰਮਾਲਿਸਦਾਗੁਣਸਾਰਿਨਾਪਿਰੁਮਰੈਨਜਾ
ਏ॥ਗੁਰਮੁਖਿਜਾਤਾਸਬਦਿਪਛਾਤਾਸਾਚੈਪ੍ਰੇਮਿਸਮਾਏ॥ਜਿਨਿਅਪਣਾਪਿਰੁਨਹੀ
ਜਾਤਾਕਰਮਬਿਧਾਤਾਕੂੜਿਮੁਠੀਕੂੜਿਆਰੇ॥ਸੁਣਿਅਹੁਕੰਤਮਹੇਲੀਹੋਪਿਰੁਸੇ
ਵਿਹੁਸਬਦਿਵੀਚਾਰੇ॥੧॥ਸਭੁਜਗੁਆਪਿਉਪਾਇਓਨੁਆਵਣੁਜਾਣੁਸੰਸਾਰਾ
॥ਮਾਇਆਮੋਹੁਖੁਆਇਅਨੁਮਰਿਜੰਮੈਵਾਰੋਵਾਰਾ॥ਮਰਿਜੰਮੈਵਾਰੋਵਾਰਾਵਧ
ਹਿਬਿਕਾਰਾਗਿਆਨਵਿਹੂਣੀਮੂਠੀ॥ਬਿਨੁਸਬਦੈਪਿਰੁਨਪਾਇਓਜਨਮੁਗਵਾ
ਇਓਰੋਵੈਅਵਗੁਣਿਆਰੀਝੂਠੀ॥ਪਿਰੁਜਗਜੀਵਨੁਕਿਸਨੋਰੋਈਐਰੋਵੈਕੰਤੁ
ਵਿਸਾਰੇ॥ਸਭੁਜਗੁਆਪਿਉਪਾਇਓਨੁਆਵਣੁਜਾਣੁਸੰਸਾਰੇ॥੨॥ਸੋਪਿਰੁਸਚਾ
ਸਦਹੀਸਾਚਾਹੈਨਾਓਹੁਮਰੈਨਜਾਏ॥ਭੂਲੀਫਿਰੈਧਨਇਆਣੀਆਰੰਡਬੈਠੀ
ਦੂਜੈਭਾਏ॥ਰੰਡਬੈਠੀਦੂਜੈਭਾਏਮਾਇਆਮੋਹਿਦੁਖੁਪਾਏਆਵਘਟੈਤਨੁਛੀਜੈ
॥ਜੋਕਿਛੁਆਇਆਸਭੁਕਿਛੁਜਾਸੀਦੁਖੁਲਾਗਾਭਾਇਦੂਜੈ॥ਜਮਕਾਲੁਨਸੂ
ਝੈਮਾਇਆਜਗੁਲੂਝੈਲਬਿਲੋਭਿਚਿਤੁਲਾਏ॥ਸੋਪਿਰੁਸਾਚਾਸਦਹੀਸਾਚਾਨ
ਓਹੁਮਰੈਨਜਾਏ॥੩॥ਇਕਿਰੋਵਹਿਪਿਰਹਿਵਿਛੁੰਨੀਆਅੰਧੀਨਜਾਣੈਪਿਰੁ
ਨਾਲੇ॥ਗੁਰਪਰਸਾਦੀਸਾਚਾਪਿਰੁਮਿਲੈਅੰਤਰਿਸਦਾਸਮਾਲੇ॥ਪਿਰੁਅੰਤਰਿਸ
ਮਾਲੇਸਦਾਹੈਨਾਲੇਮਨਮੁਖਿਜਾਤਾਦੂਰੇ॥ਇਹੁਤਨੁਰੁਲੈਰੁਲਾਇਆਕਾਮਿਨਆ
ਇਆਜਿਨਿਖਸਮੁਨਜਾਤਾਹਦੂਰੇ॥ਨਾਨਕਸਾਧਨਮਿਲੈਮਿਲਾਈਪਿਰੁਅੰਤਰਿ
ਸਦਾਸਮਾਲੇ॥ਇਕਿਰੋਵਹਿਪਿਰਹਿਵਿਛੁੰਨੀਆਅੰਧੀਨਜਾਣੈਪਿਰੁਹੈਨਾਲੇ॥
੪॥੨॥ਵਡਹੰਸੁਮਹਲਾ੩ ॥ਰੋਵਹਿਪਿਰਹਿਵਿਛੁੰਨੀਆਮੈਪਿਰੁਸਚ
ੜਾਹੈਸਦਾਨਾਲੇ॥ਜਿਨੀਚਲਣੁਸਹੀਜਾਣਿਆਸਤਿਗੁਰੁਸੇਵਹਿਨਾਮੁਸਮਾ
ਲੇ॥ਸਦਾਨਾਮੁਸਮਾਲੇਸਤਿਗੁਰੁਹੈਨਾਲੇਸਤਿਗੁਰੁਸੇਵਿਸੁਖੁਪਾਇਆ॥ਸਬਦੇ
ਕਾਲੁਮਾਰਿਸਚੁਉਰਿਧਾਰਿਫਿਰਿਆਵਣਜਾਣੁਨਹੋਇਆ॥ਸਚਾਸਾਹਿਬੁ
ਸਚੀਨਾਈਵੇਖੈਨਦਰਿਨਿਹਾਲੇ॥ਰੋਵਹਿਪਿਰਹਿਵਿਛੁੰਨੀਆਮੈਪਿਰੁਸਚੜਾਹੈ

ਸਦਾਨਾਲੇ॥੧॥ਪ੍ਰਭੁਮੇਰਾਸਾਹਿਬੁਸਭਦੂਊਚਾਹੈਕਿਵਮਿਲਾਂਪ੍ਰੀਤਮਪਿਆਰੇ॥ਸ
ਤਿਗੁਰਿਮੇਲੀਤਾਂਸਹਜਿਮਿਲੀਪਿਰੁਰਾਖਿਆਉਰਧਾਰੇ॥ਸਦਾਉਰਧਾਰੇਨੇਹੁ
ਨਾਲਿਪਿਆਰੇਸਤਿਗੁਰਤੇਪਿਰੁਦਿਸੈ॥ਮਾਇਆਮੋਹਕਾਕਚਾਚੋਲਾਤਿਤੁਪੈਧੈਪ
ਗੁਖਿਸੈ॥ਪਿਰਰੰਗਿਰਾਤਾਸੋਸਚਾਚੋਲਾਤਿਤੁਪੈਧੈਤਿਖਾਨਿਵਾਰੇ॥ਪ੍ਰਭੁਮੇਰਾਸਾਹਿ
ਬੁਸਭਦੂਊਚਾਹੈਕਿਉਮਿਲਾਪ੍ਰੀਤਮਪਿਆਰੇ॥੨॥ਮੈਪ੍ਰਭੁਸਚੁਪਛਾਣਿਆਹੋਰ
ਭੂਲੀਅਵਗਣਿਆਰੇ॥ਮੈਸਦਾਰਾਵੇਪਿਰੁਆਪਣਾਸਚੜੈਸਬਦਿਵੀਚਾਰੇ॥
ਸਚੈਸਬਦਿਵੀਚਾਰੇਰੰਗਿਰਾਤੀਨਾਰੇਮਿਲਿਸਤਿਗੁਰਪ੍ਰੀਤਮੁਪਾਇਆ॥ਅੰਤਰਿ
ਰੰਗਿਰਾਤੀਸਹਜੇਮਾਤੀਗਇਆਦੁਸਮਨੁਦੂਖੁਸਬਾਇਆ॥ਅਪਨੇਗੁਰਕਉਤ
ਨੁਮਨੁਦੀਜੈਤਾਂਮਨੁਭੀਜੈਤ੍ਰਿਸਨਾਦੂਖਨਿਵਾਰੇ॥ਮੈਪਿਰੁਸਚੁਪਛਾਣਿਆਹੋਰਭੂਲੀ
ਅਵਗਣਿਆਰੇ॥੩॥ਸਚੜੈਆਪਿਜਗਤੁਉਪਾਇਆਗੁਰਬਿਨੁਘੋਰਅੰਧਾ
ਰੋ॥ਆਪਿਮਿਲਾਏਆਪਿਮਿਲੈਆਪੇਦੇਇਪਿਆਰੋ॥ਆਪੇਦੇਇਪਿਆਰੋਸਹ
ਜਿਵਾਪਾਰੋਗੁਰਮੁਖਿਜਨਮੁਸਵਾਰੇ॥ਧਨੁਜਗਮਹਿਆਇਆਆਪੁਗਵਾਇਆ
ਦਰਿਸਾਚੈਸਚਿਆਰੋ॥ਗਿਆਨਿਰਤਨਿਘਟਿਚਾਨਣੁਹੋਆਨਾਨਕਨਾਮਪਿਆ
ਰੋ॥ਸਚੜੈਆਪਿਜਗਤੁਉਪਾਇਆਗੁਰਬਿਨੁਘੋਰਅੰਧਾਰੋ॥੪॥੩॥ਵਡਹੰ
ਸੁਮਹਲਾ੩॥ਇਹੁਸਰੀਰੁਜਜਰੀਹੈਇਸਨੋਜਰੁਪਹੁਚੈਆਏ॥ਗੁਰਿ
ਰਾਖੇਸੇਉਬਰੇਹੋਰੁਮਰਿਜੰਮੈਆਵੈਜਾਏ॥ਹੋਰਿਮਰਿਜੰਮਹਿਆਵਹਿਜਾਵਹਿਅੰ
ਤਿਗਏਪਛੁਤਾਵਹਿਬਿਨੁਨਾਵੈਸੁਖੁਨਹੋਈ॥ਐਥੈਕਮਾਵੈਸੋਫਲੁਪਾਵੈਮਨਮੁ
ਖਿਹੈਪਤਿਖੋਈ॥ਜਮਪੁਰਿਘੋਰਅੰਧਾਰੁਮਹਾਗੁਬਾਰੁਨਾਤਿਥੈਭੈਣਨਭਾਈ॥
ਇਹੁਸਰੀਰੁਜਜਰੀਹੈਇਸਨੋਜਰੁਪਹੁਚੈਆਈ॥੧॥ਕਾਇਆਕੰਚਨੁਤਾਂਥੀਐ
ਜਾਸਤਿਗੁਰੁਲਏਮਿਲਾਏ॥ਭ੍ਰਮੁਮਾਇਆਵਿਚਹੁਕਟੀਐਸਚੜੈਨਾਮਿਸਮਾ
ਏ॥ਸਚੈਨਾਮਿਸਮਾਏਹਰਿਗੁਣਗਾਏਮਿਲਿਪ੍ਰੀਤਮਸੁਖੁਪਾਏ॥ਸਦਾਅਨੰਦਿ
ਰਹੈਦਿਨੁਰਾਤੀਵਿਚਹੁਹੰਉਮੈਜਾਏ॥ਜਿਨੀਪੁਰਖੀਹਰਿਨਾਮਿਚਿਤੁਲਾਇਆ
ਤਿਨਕੈਹੰਉਲਾਗਉਪਾਏ॥ਕਾਂਇਆਕੰਚਨੁਤਾਂਥੀਐਜਾਸਤਿਗੁਰੁਲਏਮਿ

ਲਾਏ॥੨॥ਸੋਸਚਾਸਚੁਸਲਾਹੀਐਜੇਸਤਿਗੁਰੁਦੇਇਬੁਝਾਏ॥ਬਿਨੁਸਤਿਗੁਰਭ ੨੯੬
ਰਮਿਭੁਲਾਣੀਆਕਿਆਮੁਹੁਦੇਸਨਿਆਗੈਜਾਏ॥ਕਿਆਦੇਨਿਮੁਹੁਜਾਏਅ
ਵਗੁਣਪਛੁਤਾਣੀਦੁਖੋਦੁਖੁਕਮਾਏ॥ਨਾਮਿਰਤੀਆਸੇਰੰਗਿਚਲੂਲਾਪਿਰਕੈਅੰ
ਕਿਸਮਾਏ॥ਤਿਸੁਜੇਵਡੁਅਵਰੁਨਸੂਝਈਕਿਸੁਆਗੈਕਹੀਐਜਾਏ॥ਸੋਸ
ਚਾਸਚੁਸਲਾਹੀਐਜੇਸਤਿਗੁਰੁਦੇਇਬੁਝਾਏ॥੩॥ਜਿਨੀਸਚੜਾਸਚੁਸਲ
ਹਿਆਹੰਉਤਿਨਲਾਗਉਪਾਏ॥ਸੇਜਨਸਚੇਨਿਰਮਲੇਤਿਨਮਿਲਿਆਮਲੁ
ਸਭਜਾਏ॥ਤਿਨਮਿਲਿਆਮਲੁਸਭਜਾਏਸਚੈਸਰਿਨਾਏਸਚੈਸਹਜਿਸੁਭਾ
ਏ॥ਨਾਮੁਨਿਰੰਜਨੁਅਗਮੁਅਗੋਚਰੁਸਤਿਗੁਰਿਦੀਆਬੁਝਾਏ॥ਅਨਦਿਨੁ
ਭਗਤਿਕਰਹਿਰੰਗਿਰਾਤੇਨਾਨਕਸਚਿਸਮਾਏ॥ਜਿਨੀਸਚੜਾਸਚੁਧਿਆਇ
ਆਹੰਉਤਿਨਕੈਲਾਗਉਪਾਏ॥੪॥੪॥

ਵਡਹੰਸਕੀਵਾਰਮਹਲਾ੪ ਲਲਾਂਬਹਲੀਮਾਕੀਧੁਨਿਗਾਵਣੀ॥

ੴਸਤਿਗੁਰਪ੍ਰਸਾਦਿ॥ ਸਲੋਕਮ:੩ ॥ਸਬਦਿਰਤੇਵਡਹੰ
ਸਹੈਸਚੁਨਾਮੁਉਰਿਧਾਰਿ॥ਸਚੁਸੰਗ੍ਰਹਹਿਸਦਸਚਿਰਹਹਿਸਚੈਨਾਮਿਪਿ
ਆਰਿ॥ਸਦਾਨਿਰਮਲਮੈਲੁਨਲਗਈਨਦਰਿਕੀਤੀਕਰਤਾਰਿ॥ਨਾਨਕ
ਹਉਤਿਨਕੈਬਲਿਹਾਰਣੈਜੋਅਨਦਿਨੁਜਪਹਿਮੁਰਾਰਿ॥੧॥ਮ:੩॥ਮੈ
ਜਾਨਿਆਵਡਹੰਸੁਹੈਤਾਮੈਕੀਆਸੰਗੁ॥ਜੇਜਾਣਾਬਗੁਬਪੁੜਾਤਜਨਮਿਨ
ਦੇਦੀਅੰਗੁ॥੨॥ਮ:੩॥ਹੰਸਾਵੇਖਿਤਰੰਦਿਆਬਗਾਂਭਿਆਯਾਚਾਉ॥
ਡੁਬਿਮੁਏਬਗਬਪੁੜੇਸਿਰੁਤਲਿਉਪਰਿਪਾਉ॥੩॥ਪਉੜੀ॥
ਤੂਆਪੇਹੀਆਪਿਆਪਿਹੈਆਪਿਕਾਰਣੁਕੀਆ॥ਤੂਆਪੇਆਪਿਨਿਰੰਕਾ
ਰੁਹੈਕੋਅਵਰੁਨਬੀਆ॥ਤੂਕਰਣਕਾਰਣਸਮਰਥੁਹੈਤੂਕਰਹਿਸੁਥੀਆ॥
ਤੂਅਣਮੰਗਿਆਦਾਨੁਦੇਵਣਾਸਭਨਾਹਾਜੀਆ॥ਸਭਿਆਖਹੁਸਤਿਗੁ

ਤੁਵਾਹੁਵਾਹੁਜਿਨਿਦਾਤੁਹਰਿਨਾਮੁਮੁਖਿਦੀਆ॥੧॥ਸਲੋਕੁਮਃ੩ ॥ਭੈਵਿਚਿਸ
ਭੁਆਕਾਰੁਹੈਨਿਰਭਉਹਰਿਜੀਉਸੋਇ॥ਸਤਿਗੁਰਿਸੇਵਿਐਹਰਿਮਨਿਵਸੈਤਿਥੈਭਉ
ਕਦੇਨਹੋਇ॥ਦੁਸਮਨੁਦੁਖੁਤਿਸਨੋਨੇੜਿਨਆਵੈਪੋਹਿਨਸਕੈਕੋਇ॥ਗੁਰਮੁਖਿਮਨਿ
ਵੀਚਾਰਿਆਜੋਤਿਸੁਭਾਵੈਸੁਹੋਇ॥ਨਾਨਕਆਪੇਹੀਪਤਿਰਖਸੀਕਾਰਜਸਵਾਰੇਸੋਇ
॥੧॥ਮਃ੩॥ਇਕਿਸਜਣਚਲੇਇਕਿਚਲਿਗਏਰਹਦੇਭੀਫੁਨਿਜਾਹਿ॥ਜਿਨੀਸ
ਤਿਗੁਰੁਨਸੇਵਿਓਸੇਆਇਗਏਪਛੁਤਾਹਿ॥ਨਾਨਕਸਚਿਰਤੇਸੇਨਵਿਛੁੜਹਿਸ
ਤਿਗੁਰੁਸੇਵਿਸਮਾਹਿ॥੨॥ਪਉੜੀ॥ ॥ਤਿਸੁਮਿਲੀਐਸਤਿਗੁਰਸਜਣੈਜਿਸੁਅੰਤ
ਰਿਹਰਿਗੁਣਕਾਰੀ॥ਤਿਸੁਮਿਲੀਐਸਤਿਗੁਰਪ੍ਰੀਤਮੈਜਿਨਿਹੰਉਮੈਵਿਚਹੁਮਾਰੀ॥
ਸੋਸਤਿਗੁਰੁਪੂਰਾਧਨੁਧੰਨੁਹੈਜਿਨਿਹਰਿਉਪਦੇਸੁਦੇਸਭਸ੍ਰਿਸਟਿਸਵਾਰੀ॥ਨਿਤਜਪਿ
ਅਹੁਸੰਤਹੁਰਾਮਨਾਮੁਭਉਜਲਬਿਖੁਤਾਰੀ॥ਗੁਰਿਪੂਰੈਹਰਿਉਪਦੇਸਿਆਗੁਰਵਿ
ਟੜਿਅਹੁਹੰਉਸਦਵਾਰੀ॥੨॥ਸਲੋਕੁਮਃ੩ ॥ਸਤਿਗੁਰਕੀਸੇਵਾਚਾਕਰੀਸੁ
ਖੀਹੂੰਸੁਖਸਾਰੁ॥ਐਥੈਮਿਲਨਿਵਡਿਆਈਆਦਰਗਹਮੋਖਦੁਆਰੁ॥ਸਚੀਕਾਰ
ਕਮਾਵਣੀਸਚੁਪੈਨਣੁਸਚੁਨਾਮੁਅਧਾਰੁ॥ਸਚੀਸੰਗਤਿਸਾਚਿਮਿਲੈਸਚੈਨਾਇ
ਪਿਆਰੁ॥ਸਚੈਸਬਦਿਹਰਖੁਸਦਾਦਰਿਸਚੈਸਚਿਆਰੁ॥ਨਾਨਕਸਤਿਗੁਰਕੀ
ਸੇਵਾਸੋਕਰੈਜਿਸਨੋਨਦਰਿਕਰੈਕਰਤਾਰੁ॥੧॥ਮਃ੩ ॥ਹੋਰਵਿਰਾਣੀਚਾਕਰੀਧ੍ਰਿਗੁ
ਜੀਵਣੁਧ੍ਰਿਗੁਵਾਸੁ॥ਅੰਮ੍ਰਿਤੁਛੋਡਿਬਿਖੁਲਗੇਬਿਖੁਖਟਣਾਬਿਖੁਰਾਸਿ॥ਬਿਖੁ
ਖਾਣਾਬਿਖੁਪੈਨਣਾਬਿਖੁਕੇਮੁਖਿਗਿਰਾਸ॥ਐਥੈਦੂਖੋਦੂਖੁਕਮਾਵਣਾਮੁਇਆ
ਨਰਕਿਨਿਵਾਸੁ॥ਮਨਮੁਖਿਮੁਹਿਮੈਲੈਸਬਦੁਨਜਾਣਨੀਕਾਮਕਰੋਧਿਵਿਣਾ
ਸੁ॥ਸਤਿਗੁਰਕਾਭਉਛੋਡਿਆਮਨਹਠਿਕੰਮੁਨਆਵੈਰਾਸਿ॥ਜਮਪੁਰਿਬਧੇਮਾਰੀਅ
ਹਿਕੋਨਸੁਣੇਅਰਦਾਸਿ॥ਨਾਨਕਪੂਰਬਿਲਿਖਿਆਕਮਾਵਣਾਗੁਰਮੁਖਿਨਾਮਿਨਿ
ਵਾਸੁ॥੨॥ਪਉੜੀ॥ ॥ਸੋਸਤਿਗੁਰੁਸੇਵਿਹੁਸਾਧਜਨੁਜਿਨਿਹਰਿਹਰਿਨਾਮੁਦ੍ਰਿ
ੜਾਇਆ॥ਸੋਸਤਿਗੁਰੁਪੂਜਹੁਦਿਨਸੁਰਾਤਿਜਿਨਿਜਗੰਨਾਥੁਜਗਦੀਸੁਜਪਾਇ
ਆ॥ਸੋਸਤਿਗੁਰੁਦੇਖਹੁਇਕਨਿਮਖਨਿਮਖਜਿਨਿਹਰਿਕਾਹਰਿਪੰਥੁਬਤਾਇ

॥ਤਿਸੁਸਤਿਗੁਰਕੀਸਭਪਗੀਪਵਹੁਜਿਨਿਮੋਹਅੰਧੇਰੁਚੁਕਾਇਆ॥ਸੋਸਤਿਗੁ ੨੪੯
ਰੁਕਹਹੁਸਭਿਧੰਨੁਧੰਨੁਜਿਨਿਹਰਿਭਗਤਿਭੰਡਾਰਲਹਾਇਆ॥੩॥ਸਲੋਕੁਮਃ੩
॥ਸਤਿਗੁਰਿਮਿਲਿਐਭੁਖਗਈਭੇਖੀਭੁਖਨਜਾਇ॥ਦੁਖਿਲਗੈਘਰਿਘਰਿ
ਫਿਰੈਅਗੈਦੂਣੀਮਿਲੈਸਜਾਇ॥ਅੰਦਰਿਸਹਜੁਨਆਇਓਸਹਜੇਹੀਲੈਖਾਇ॥
ਮਨਹਠਿਜਿਸਤੇਮੰਗਣਾਲੈਣਾਦੁਖੁਮਨਾਇ॥ਇਸੁਭੇਖੈਥਾਵਹੁਗਿਰਹੋਭਲਾਜਿ
ਥਹੁਕੋਵਰਸਾਇ॥ਸਬਦਿਰਤੇਤਿਨਾਸੋਝੀਪਈਦੂਜੈਭਰਮਿਭੁਲਾਇ॥ਪਇਐ
ਕਿਰਤਿਕਮਾਵਣਾਕਹਣਾਕਛੂਨਜਾਇ॥ਨਾਨਕਜੋਤਿਸੁਭਾਵਹਿਸੇਭਲੇਜਿਨ
ਕੀਪਤਿਪਾਵਹਿਥਾਇ॥੧॥ਮਃ੩ ॥ਸਤਿਗੁਰਿਸੇਵਿਐਸਦਾਸੁਖੁਜਨਮਮਰ
ਣਦੁਖੁਜਾਇ॥ਚਿੰਤਾਮੂਲਿਨਹੋਵਈਅਚਿੰਤੁਵਸੈਮਨਿਆਇ॥ਅੰਤਰਿਤੀਰਥੁ
ਗਿਆਨੁਹੈਸਤਿਗੁਰਿਦੀਆਬੁਝਾਇ॥ਮੈਲੁਗਈਮਨੁਨਿਰਮਲੁਹੋਆਅੰਮ੍ਰਿਤ
ਸਰਿਤੀਰਥਿਨਾਇ॥ਸਜਣਮਿਲੇਸਜਣਾਸਚੈਸਬਦਿਸੁਭਾਇ॥ਘਰਹੀਪਰ
ਚਾਪਾਇਆਜੋਤੀਜੋਤਿਮਿਲਾਇ॥ਪਾਖੰਡਿਜਮਕਾਲੁਨਛੋਡਈਲੈਜਾਸੀਪ
ਤਿਗਵਾਇ॥ਨਾਨਕਨਾਮਿਰਤੇਸੇਉਬਰੇਸਚੇਸਿਉਲਿਵਲਾਇ॥੨॥ਪਉੜੀ॥
ਤਿਤੁਜਾਇਬਹਹੁਸਤਸੰਗਤੀਜਿਥੈਹਰਿਕਾਹਰਿਨਾਮੁਬਿਲੋਈਐ॥ਸਹਜੇਹੀ
ਹਰਿਨਾਮੁਲੇਹੁਹਰਿਤਤੁਨਖੋਈਐ॥ਨਿਤਜਪਿਅਹੁਹਰਿਹਰਿਦਿਨਸੁਰਾਤਿਹਰਿਦ
ਰਗਹਢੋਈਐ॥ਸੋਪਾਏਪੂਰਾਸਤਗੁਰੂਜਿਸੁਧੁਰਿਮਸਤਕਿਲਿਲਾਟਿਲਿਖੋਈ
ਐ॥ਤਿਸੁਗੁਰਕੰਉਸਭਿਨਮਸਕਾਰੁਕਰਹੁਜਿਨਿਹਰਿਕੀਹਰਿਗਾਲਗਲੋਈਐ
॥੪॥ਸਲੋਕਮਃ੩ ॥ਸਜਣਮਿਲੇਸਜਣਾਜਿਨਸਤਗੁਰਨਾਲਿਪਿਆ
ਰੁ॥ਮਿਲਿਪ੍ਰੀਤਮਤਿਨੀਧਿਆਇਆਸਚੈਪ੍ਰੇਮਿਪਿਆਰੁ॥ਮਨਹੀਤੇਮਨੁਮਾ
ਨਿਆਗੁਰਕੈਸਬਦਿਅਪਾਰਿ॥ਏਹਿਸਜਣਮਿਲੇਨਵਿਛੁੜਹਿਜਿਆਪਿਮੇ
ਲੇਕਰਤਾਰਿ॥ਇਕਨਾਦਰਸਨਕੀਪਰਤੀਤਿਨਆਈਆਸਬਦਿਨਕਰਹਿਵੀਚਾ
ਰੁ॥ਵਿਛੁੜਿਆਕਾਕਿਆਵਿਛੁੜੈਜਿਨਾਦੂਜੈਭਾਇਪਿਆਰੁ॥ਮਨਮੁਖਸੇਤੀ
ਦੋਸਤੀਥੋੜੜਿਆਦਿਨਚਾਰਿ॥ਇਸੁਪਰੀਤੀਤੁਟਦੀਵਿਲਮੁਨਹੋਵਈਇ

ਤੂੰਦੋਸਤੀਚਲਾਨਿਵਿਕਾਰ॥ਜਿਨਾਅੰਦਰਿਸਚੇਕਾਭਉਨਾਹੀਨਾਮਿਨਕਰਹਿਪਿਆ
ਰੁ॥ਨਾਨਕਤਿਨਸਿਉਕਿਆਕੀਚੈਦੋਸਤੀਜਿਆਪਿਭੁਲਾਏਕਰਤਾਰਿ॥੧॥ਮਃ
੩॥ਇਕਿਸਦਾਇਕਤੈਰੰਗਿਰਹਹਿਤਿਨਕੈਹਉਸਦਬਲਿਹਾਰੈਜਾਉ॥ਤਨੁਮਨੁ
ਧਨੁਅਰਪੀਤਿਨਕਉਨਿਵਿਨਿਵਿਲਾਗਉਪਾਇ॥ਤਿਨਮਿਲਿਆਮਨੁਸੰਤੋ
ਖੀਐਤ੍ਰਿਸਨਾਭੁਖਸਭਜਾਇ॥ਨਾਨਕਨਾਮਿਰਤੇਸੁਖੀਏਸਦਾਸਚੇਸਿਉਲਿਵ
ਲਾਇ॥੨॥ਪਉੜੀ॥ ॥ਤਿਸੁਗੁਰਕਉਹਉਵਾਰਿਆਜਿਨਿਹਰਿਕੀਹਰਿਕ
ਥਾਸੁਣਾਈ॥ਤਿਸੁਗੁਰਕਉਸਦਬਲਿਹਾਰਣੈਜਿਨਿਹਰਿਸੇਵਾਬਣਤਬਣਾਈ
॥ਸੋਸਤਿਗੁਰੁਪਿਆਰਾਮੇਰੈਨਾਲਿਹੈਜਿਥੈਕਿਥੈਮੈਨੋਲਏਛਡਾਈ॥ਤਿਸੁਗੁਰ
ਕਉਸਾਬਾਸਿਹੈਜਿਨਿਹਰਿਸੋਝੀਪਾਈ॥ਨਾਨਕੁਗੁਰਵਿਟਹੁਵਾਰਿਆਜਿਨਿਹ
ਰਿਨਾਮੁਦੀਆਮੇਰੇਮਨਕੀਆਸਪੁਰਾਈ॥੫॥ਸਲੋਕੁਮਃ ੩ ॥ਤ੍ਰਿਸਨਾਦਾ
ਧੀਜਲਿਮੁਈਜਲਿਜਲਿਕਰੇਪੁਕਾਰ॥ਸਤਿਗੁਰਸੀਤਲਜੇਮਿਲੈਫਿਰਿਜ
ਲੈਨਦੂਜੀਵਾਰ॥ਨਾਨਕਵਿਣੁਨਾਵੈਨਿਰਭਉਕੋਨਹੀਜਿਚਰੁਸਬਦਿਨਕਰੇਵੀ
ਚਾਰੁ॥੧॥ਮਃ ੩ ॥ਭੇਖੀਅਗਨਿਨਬੁਝਈਚਿੰਤਾਹੈਮਨਮਾਹਿ॥ਵਰਮੀਮਾਰੀ
ਸਾਪੁਨਾਮਰੈਤਿਉਨਿਗੁਰੇਕਰਮਕਮਾਹਿ॥ਸਤਿਗੁਰੁਦਾਤਾਸੇਵੀਐਸਬਦੁਵਸੈ
ਮਨਿਆਇ॥ਮਨੁਤਨੁਸੀਤਲੁਸਾਂਤਿਹੋਇਤ੍ਰਿਸਨਾਅਗਨਿਬੁਝਾਇ॥ਸੁਖਾਂ
ਸਿਰਿਸਦਾਸੁਖੁਹੋਇਜਾਵਿਚਹੁਆਪੁਗਵਾਇ॥ਗੁਰਮੁਖਿਉਦਾਸੀਸੋਕਰੇਜਿਸ
ਚਿਰਹੈਲਿਵਲਾਇ॥ਚਿੰਤਾਮੂਲਿਨਹੋਵਈਹਰਿਨਾਮਿਰਜਾਆਘਾਇ॥ਨਾ
ਨਕਨਾਮਬਿਨਾਨਹਛੂਟੀਐਹਉਮੈਪਚਹਿਪਚਾਇ॥੨॥ਪਉੜੀ॥
ਜਿਨੀਹਰਿਹਰਿਨਾਮੁਧਿਆਇਆਤਿਨੀਪਾਇਅੜੇਸਰਬਸੁਖਾ॥ਸਭੁਜਨਮੁ
ਤਿਨਾਕਾਸਫਲੁਹੈਜਿਨਹਰਿਕੇਨਾਮਕੀਮਨਿਲਾਗੀਭੁਖਾ॥ਜਿਨੀਗੁਰਕੈਬਚਨਿ
ਆਰਾਧਿਆਤਿਨਵਿਸਰਿਗਏਸਭਿਦੁਖਾ॥ਤੇਸੰਤਭਲੇਗੁਰਸਿਖਹੈਜਿਨਨਾਹੀ
ਚਿੰਤਪਰਾਈਚੁਖਾ॥ਧਨੁਧੰਨੁਤਿਨਾਕਾਗੁਰੂਹੈਜਿਸੁਅੰਮ੍ਰਿਤਫਲਹਰਿਲਾਗੇਮੁ
ਖਾ॥੬॥ਸਲੋਕੁਮਃ ੩ ॥ਕਲਿਮਹਿਜਮੁਜੰਦਾਰੁਹੈਹੁਕਮੇਕਾਰਕਮਾਇ॥

ਗੁਰਿਰਾਖੇਸੇਉਬਰੇਮਨਮੁਖਾਦੇਇਸਜਾਇ॥ਜਮਕਾਲੈਵਸਿਜਗੁਬਾਂਧਿਆਤਿਸ
ਦਾਫਰੂਨਕੋਇ॥ਜਿਨਿਜਮੁਕੀਤਾਸੋਸੇਵੀਐਗੁਰਮੁਖਿਦੁਖੁਨਹੋਇ॥ਨਾਨਕਗੁ
ਰਮੁਖਿਜਮੁਸੇਵਾਕਰੇਜਿਨਮਨਿਸਚਾਹੋਇ॥੧॥ਮਃ ੩ ॥ਏਹਾਕਾਇਆਰੋਗਿ
ਭਰੀਬਿਨੁਸਬਦੈਦੁਖੁਹਉਮੈਰੋਗੁਨਜਾਇ॥ਸਤਿਗੁਰੁਮਿਲੈਤਾਨਿਰਮਲਹੋਵੈਹ
ਰਿਨਾਮੋਮੰਨਿਵਸਾਇ॥ਨਾਨਕਨਾਮੁਧਿਆਇਆਸੁਖਦਾਤਾਦੁਖੁਵਿਸਰਿਆਸ
ਹਜਿਸੁਭਾਇ॥੨॥ਪਉੜੀ॥ ॥ਜਿਨਿਜਗਜੀਵਨੁਉਪਦੇਸਿਆਤਿਸੁਗੁ
ਰਕਉਹਉਸਦਾਘੁਮਾਇਆ॥ਤਿਸੁਗੁਰਕਉਹਉਖੰਨੀਐਜਿਨਿਮਧੁਸੂਦਨੁਹਰਿ
ਨਾਮੁਸੁਣਾਇਆ॥ਤਿਸੁਗੁਰਕਉਹਉਵਾਰਣੈਜਿਨਿਹਉਮੈਬਿਖੁਸਭੁਰੋਗੁਗ
ਵਾਇਆ॥ਤਿਸੁਸਤਿਗੁਰਕਉਵਡਪੁੰਨੁਹੈਜਿਨਿਅਵਗਣਕਟਿਗੁਣੀਸਮ
ਝਾਇਆ॥ਸੋਸਤਿਗੁਰੁਤਿਨਕਉਭੇਟਿਆਜਿਨਕੈਮੁਖਿਮਸਤਕਿਭਾਗੁਲਿ
ਖਿਪਾਇਆ॥੭॥ਸਲੋਕੁਮਃ ੩ ॥ਭਗਤਿਕਰਹਿਮਰਜੀਵੜੇਗੁਰਮੁ
ਖਿਭਗਤਿਸਦਾਹੋਇ॥ਓਨਾਕਉਧੁਰਿਭਗਤਿਖਜਾਨਾਬਖਸਿਆਮੇਟਿਨਸਕੈ
ਕੋਇ॥ਗੁਣਨਿਧਾਨੁਮਨਿਪਾਇਆਏਕੋਸਚਾਸੋਇ॥ਨਾਨਕਗੁਰਮੁਖਿਮਿਲਿ
ਰਹੇਫਿਰਿਵਿਛੋੜਾਕਦੇਨਹੋਇ॥੧॥ਮਃ ੩ ॥ਸਤਿਗੁਰਕੀਸੇਵਨਕੀਨੀਆ
ਕਿਆਓਹੁਕਰੇਵੀਚਾਰੁ॥ਸਬਦੈਸਾਰਨਜਾਣਈਬਿਖੁਭੂਲਾਗਾਵਾਰੁ॥ਅ
ਗਿਆਨੀਅੰਧੁਬਹੁਕਰਮਕਮਾਵੈਦੂਜੈਭਾਇਪਿਆਰੁ॥ਅਣਹੋਦਾਆਪੁਗਣ
ਇਦੇਜਮੁਮਾਰਿਕਰੇਤਿਨਖੁਆਰੁ॥ਨਾਨਕਕਿਸਨੋਆਖੀਐਜਾਆਪੇਬਖਸ
ਣਹਾਰੁ॥੨॥ਪਉੜੀ॥ ॥ਤੂਕਰਤਾਸਭੁਕਿਛੁਜਾਣਦਾਸਭਿਜੀਅਤੁਮਾਰੇ
॥ਜਿਸੁਤੂਭਾਵੈਤਿਸੁਤੂਮੇਲਿਲੈਹਿਕਿਆਜੰਤਵਿਚਾਰੇ॥ਤੂਕਰਣਕਾਰਣ
ਸਮਰਥੁਹੈਸਚੁਸਿਰਜਣਹਾਰੇ॥ਜਿਸੁਤੂਮੇਲਹਿਪਿਆਰਿਆਸੋਤੁਧੁਮਿਲੈ
ਗੁਰਮੁਖਿਵੀਚਾਰੇ॥ਹਉਬਲਿਹਾਰੀਸਤਿਗੁਰਆਪਣੇਜਿਨਿਮੇਰਾਹਰਿਅ
ਲਖੁਲਖਾਰੇ॥੮॥ਸਲੋਕੁਮਃ ੩ ॥ਰਤਨਾਪਾਰਖੁਜੋਹੋਵੈਸੁਰਤਨਾਕਰੇ
ਵੀਚਾਰੁ॥ਰਤਨਾਸਾਰਨਜਾਣਈਅਗਿਆਨੀਅੰਧੁਅੰਧਾਰੁ॥ਰਤਨੁਗੁਰੂਕਾ

ਸਬਦੁਹੈਬੂਝੈਬੂਝਣਹਾਰੁ॥ਗੁਰਮੁਖਿਆਪੁਗਵਾਇਦੇਮਰਿਜੀਅਹਿਹੋਇਖੁਆਰੁ॥
ਨਕਰਤਨਾਸੋਲਹੈਜਿਸੁਗੁਰਮੁਖਿਲਗੈਪਿਆਰੁ॥ਸਦਾਸਦਾਨਾਮੁਉਚਰੈਹਰਿਸੋ
ਨਿਤਬਿਉਹਾਰੁ॥ਕ੍ਰਿਪਾਕਰੇਜੇਆਪਣੀਤਾਹਰਿਰਖਉਰਧਾਰਿ॥੧॥ਮ:੩॥ਸਤਿਗੁ
ਰਕੀਸੇਵਨਕੀਤੀਆਹਰਿਨਾਮਿਨਲਗੋਪਿਆਰੁ॥ਮਤੁਤੁਮਜਾਣਹੁਓਇਜੀਵਦੇ
ਓਇਆਪਿਮਾਰੇਕਰਤਾਰਿ॥ਹਉਮੈਵਡਾਰੋਗੁਹੈਭਾਇਦੂਜੈਕਰਮਕਮਾਇ॥ਨਾਨਕਮਨ
ਮੁਖਿਜੀਵਦਿਆਮੁਏਹਰਿਵਿਸਰਿਆਦੁਖੁਪਾਇ॥੨॥ਪਉੜੀ॥ਜਿਸੁਅੰ
ਤਰੁਹਿਰਦਾਸੁਧੁਹੈਤਿਸੁਜਨਕਉਸਭਿਨਮਸਕਾਰੀ॥ਜਿਸੁਅੰਦਰਿਨਾਮੁਨਿਧਾਨੁ
ਹੈਤਿਸੁਜਨਕਉਹਉਬਲਿਹਾਰੀ॥ਜਿਸੁਅੰਦਰਿਬੁਧਿਬਿਬੇਕੁਹੈਹਰਿਨਾਮੁਮੁਰਾਰੀ
॥ਸੋਸਤਿਗੁਰੁਸਭਨਾਕਾਮਿਤੁਹੈਸਭਤਿਸਹਿਪਿਆਰੀ॥ਸਭੁਆਤਮਰਾਮੁਪਸਾਰਿ
ਆਗੁਰਬੁਧਿਬੀਚਾਰੀ॥੮॥ਸਲੋਕਮ:੩॥ਬਿਨੁਸਤਿਗੁਰਸੇਵੇਜੀਅਕੇ
ਬੰਧਨਾਵਿਚਿਹਉਮੈਕਰਮਕਮਾਹਿ॥ਬਿਨੁਸਤਿਗੁਰਸੇਵੇਠਉਰਨਪਾਵਹੀਮਰਿਜੰ
ਮਹਿਆਵਹਿਜਾਹਿ॥ਬਿਨੁਸਤਿਗੁਰਸੇਵੇਫਿਕਾਬੋਲਣਾਨਾਮੁਨਵਸੈਮਨਮਾਹਿ॥ਨਾ
ਨਕਬਿਨੁਸਤਿਗੁਰਸੇਵੇਜਮਪੁਰਿਬਧੇਮਾਰੀਅਨਿਮੁਹਿਕਾਲੈਉਠਿਜਾਹਿ॥੧॥ਮਹ
ਲਾ੧॥ਜਾਲਉਐਸੀਰੀਤਿਜਿਤੁਮੈਪਿਆਰਾਵੀਸਰੈ॥ਨਾਨਕਸਾਈਭਲੀਪਰੀ
ਤਿਜਿਤੁਸਾਹਿਬਸੇਤੀਪਤਿਰਹੈ॥੨॥ਪਉੜੀ॥ਹਰਿਇਕੋਦਾਤਾਸੇਵੀਐਹਰਿ
ਇਕੁਧਿਆਈਐ॥ਹਰਿਇਕੋਦਾਤਾਮੰਗੀਐਮਨਚਿੰਦਿਆਪਾਈਐ॥ਜੇਦੂਜੇਪ
ਸਹੁਮੰਗੀਐਤਾਲਾਜਮਰਾਈਐ॥ਜਿਨਿਸੇਵਿਆਤਿਨਿਫਲੁਪਾਇਆਤਿਸੁਜ
ਨਕੀਸਭਭੁਖਗਵਾਈਐ॥ਨਾਨਕੁਤਿਨਵਿਟਹੁਵਾਰਿਆਜਿਨਅਨਦਿਨੁਹਿਰਦੈ
ਹਰਿਨਾਮੁਧਿਆਈਐ॥੧੦॥ਸਲੋਕੁਮ:੩॥ਭਗਤਜਨਾਕਉਆਪਿਤੁਠਾਮੇ
ਰਾਪਿਆਰਾਆਪੇਲਇਅਨੁਜਨਲਾਇ॥ਪਾਤਿਸਾਹੀਭਗਤਜਨਾਕਉਦਿਤੀਅਨੁ
ਸਿਰਿਛਤੁਸਚਾਹਰਿਬਣਾਇ॥ਸਦਾਸੁਖੀਏਨਿਰਮਲੇਸਤਿਗੁਰਕੀਕਾਰਕਮਾਇ॥ਰਾ
ਜੇਓਇਨਆਖੀਅਹਿਭਿੜਿਮਰਹਿਫਿਰਿਜੂਨੀਪਾਹਿ॥ਨਾਨਕਵਿਣੁਨਾਵੈਨਕਟੀ
ਫਿਰਹਿਸੋਭਾਮੂਲਿਨਪਾਹਿ॥੧॥ਮ:੩॥ਸੁਣਿਸਿਖਿਐਸਾਦੁਨਆਇਓਜਿਚਰੁ

ਮੁਖਿਸਬਦਿਨਲਾਗੈ॥ਸਤਿਗੁਰਿਸੇਵਿਐਨਾਮੁਮਨਿਵਸੈਵਿਚਹੁਭ੍ਰਮੁਭਉਭਾਗੈ॥ਜੇ
ਸਤਿਗੁਰਨੋਜਾਣੈਤੇਹੋਹੋਵੈਤਾਸਚਿਨਾਮਿਲਿਵਲਾਗੈ॥ਨਾਨਕਨਾਮਿਮਿਲੈਵਡਿਆ
ਈਹਰਿਦਰਿਸੋਹਨਿਆਗੈ॥੨॥ਪਉੜੀ॥ਗੁਰਸਿਖਾਂਮਨਿਹਰਿਪ੍ਰੀਤਿਹੈਗੁਰਪੂ
ਜਣਆਵਹਿ॥ਹਰਿਨਾਮੁਵਣੰਜਹਿਰੰਗਸਿਉਲਾਹਾਹਰਿਨਾਮੁਲੈਜਾਵਹਿ॥ਗੁਰਸਿ
ਖਾਕੇਮੁਖਉਜਲੇਹਰਿਦਰਗਹਭਾਵਹਿ॥ਗੁਰੁਸਤਿਗੁਰੁਬੋਹਲੁਹਰਿਨਾਮਕਾਵਡਭਾ
ਗੀਸਿਖਗੁਣਸਾਂਝਕਰਾਵਹਿ॥ਤਿਨਾਗੁਰਸਿਖਾਕਉਹਉਵਾਰਿਆਜੋਬਹਦਿਆਉਠ
ਦਿਆਹਰਿਨਾਮੁਧਿਆਵਹਿ॥੧੧॥ਸਲੋਕਮ:੩॥ਨਾਨਕਨਾਮੁਨਿਧਾਨੁਹੈਗੁਰ
ਮੁਖਿਪਾਇਆਜਾਇ॥ਮਨਮੁਖਘਰਿਹੋਦੀਵਥੁਨਜਾਣਨੀਅੰਧੇਭਉਕਿਮੁਏਬਿ
ਲਲਾਇ॥੧॥ਮ:੩॥ਕੰਚਨਕਾਇਆਨਿਰਮਲੀਜੋਸਚਿਨਾਮਿਸਚਿਲਾਗੀ॥
ਨਿਰਮਲਜੋਤਿਨਿਰੰਜਨੁਪਾਇਆਗੁਰਮੁਖਿਭ੍ਰਮੁਭਉਭਾਗੀ॥ਨਾਨਕਗੁਰਮੁਖਿਸਦ
ਸੁਖੁਪਾਵਹਿਅਨਦਿਨੁਹਰਿਬੈਰਾਗੀ॥੨॥ਪਉੜੀ॥ਸੇਗੁਰਸਿਖਧਨੁਧੰਨੁਹੈ
ਜਿਨੀਗੁਰਉਪਦੇਸੁਸੁਣਿਆਹਰਿਕੰਨੀ॥ਗੁਰਸਤਿਗੁਰਿਨਾਮੁਦ੍ਰਿੜਾਇਆਤਿਨਿਹੰ
ਉਮੈਦੁਬਿਧਾਭੰਨੀ॥ਬਿਨੁਹਰਿਨਾਵੈਕੋਮਿਤ੍ਰੁਨਾਹੀਵੀਚਾਰਿਡਿਠਾਹਰਿਜੰਨੀ॥ਜਿ
ਨਾਗੁਰਸਿਖਾਕਉਹਰਿਸੰਤੁਸਟੁਹੈਜਿਨੀਸਤਿਗੁਰਕੀਗਲਮੰਨੀ॥ਜੋਗੁਰਮੁਖਿਨਾਮੁ
ਧਿਆਇਦੇਤਿਨੀਚੜੀਚਵਗਣਿਵੰਨੀ॥੧੨॥ਸਲੋਕਮ:੩॥ਮਨਮੁਖੁਕਾਇ
ਰੁਕਰੂਪੁਹੈਬਿਨੁਨਾਵੈਨਕੁਨਾਹਿ॥ਅਨਦਿਨੁਧੰਧੈਵਿਆਪਿਆਸੁਪਨੈਭੀਸੁਖੁਨਾਹਿ
॥ਨਾਨਕਗੁਰਮੁਖਿਹੋਵਹਿਤਾਉਬਰਹਿਨਾਹਿਤਬਧੇਦੁਖਸਹਾਹਿ॥੧॥ਮ:੩॥
ਗੁਰਮੁਖਿਸਦਾਦਰਿਸੋਹਣੇਗੁਰਕਾਸਬਦੁਕਮਾਹਿ॥ਅੰਤਰਿਸਾਂਤਿਸਦਾਸੁਖੁਦਰਿ
ਸਚੈਸੋਭਾਪਾਹਿ॥ਨਾਨਕਗੁਰਮੁਖਿਹਰਿਨਾਮੁਪਾਇਆਸਹਜੇਸਚਿਸਮਾਹਿ॥੨॥
ਪਉੜੀ॥ਗੁਰਮੁਖਿਪ੍ਰਹਿਲਾਦਿਜਪਿਹਰਿਗਤਿਪਾਈ॥ਗੁਰਮੁਖਿਜਨਕਿ
ਹਰਿਨਾਮਿਲਿਵਲਾਈ॥ਗੁਰਮੁਖਿਬਸਿਸਟਿਹਰਿਉਪਦੇਸੁਸੁਣਾਈ॥ਬਿਨੁਗੁਰ
ਹਰਿਨਾਮੁਨਕਿਨੈਪਾਇਆਮੇਰੇਭਾਈ॥ਗੁਰਮੁਖਿਹਰਿਭਗਤਿਹਰਿਆਪਿਲਹਾਈ॥
੧੩॥ਸਲੋਕੁਮ:੩॥ਸਤਿਗੁਰਕੀਪਰਤੀਤਿਨਆਈਆਸਬਦਿਨਲਾਗੋਭਾ

ਉ॥ਓਸਨੋਸੁਖੁਨਉਪਜੈਭਾਵੈਸਉਗੇੜਾਆਵਉਜਾਉ॥ਨਾਨਕਗੁਰਮੁਖਿਸਹਜਿ
ਮਿਲੈਸਚੇਸਿਉਲਿਵਲਾਉ॥੧॥ਮ:੩ ॥ਏਮਨਐਸਾਸਤਿਗੁਰੁਖੋਜਿਲਹੁਜਿ
ਤੁਸੇਵਿਐਜਨਮਮਰਣਦੁਖੁਜਾਇ॥ਸਹਸਾਮੂਲਿਨਹੋਵਈਹਉਮੈਸਬਦਿਜ
ਲਾਇ॥ਕੂੜੈਕੀਪਾਲਿਵਿਚਹੁਨਿਕਲੈਸਚੁਵਸੈਮਨਿਆਇ॥ਅੰਤਰਿਸਾਂਤਿ
ਮਨਿਸੁਖੁਹੋਇਸਚਸੰਜਮਿਕਾਰਕਮਾਇ॥ਨਾਨਕਪੂਰੈਕਰਮਿਸਤਿਗੁਰੁਮਿਲੈਹਰਿ
ਜੀਉਕਿਰਪਾਕਰੇਰਜਾਇ॥੨॥ਪਉੜੀ॥ ॥ਜਿਸਕੈਘਰਿਦੀਬਾਨੁਹਰਿਹੋ
ਵੈਤਿਸਕੀਮੁਠੀਵਿਚਿਜਗਤੁਸਭੁਆਇਆ॥ਤਿਸਕਉਤਲਕੀਕਿਸੈਦੀਨਾ
ਹੀਹਰਿਦੀਬਾਨਿਸਭਿਆਣਿਪੈਰੀਪਾਇਆ॥ਮਾਣਸਾਕਿਅਹੁਦੀਬਾਣਹੁਕੋਈ
ਨਸਿਭਜਿਨਿਕਲੈਹਰਿਦੀਬਾਣਹੁਕੋਈਕਿਥੈਜਾਇਆ॥ਸੋਐਸਾਹਰਿਦੀਬਾਨੁ
ਵਸਿਆਭਗਤਾਕੈਹਿਰਦੈਤਿਨਿਰਹਦੇਖੁਹਦੇਆਣਿਸਭਿਭਗਤਾਅਗੈਖਲਵਾ
ਇਆ॥ਹਰਿਨਾਵੈਕੀਵਡਿਆਈਕਰਮਿਪਰਾਪਤਿਹੋਵੈਗੁਰਮੁਖਿਵਿਰਲੈਕਿਨੈ
ਧਿਆਇਆ॥੧੪॥ਸਲੋਕੁਮ:੩ ॥ਬਿਨੁਸਤਿਗੁਰਸੇਵੇਜਗਤੁਮੁਆਬਿ
ਰਥਾਜਨਮੁਗਵਾਇ॥ਦੂਜੈਭਾਇਅਤਿਦੁਖੁਲਗਾਮਰਿਜੰਮੈਆਵੈਜਾਇ॥ਵਿ
ਸਟਾਅੰਦਰਿਵਾਸੁਹੈਫਿਰਿਫਿਰਿਜੂਨੀਪਾਇ॥ਨਾਨਕਬਿਨੁਨਾਵੈਜਮੁਮਾਰਸੀਅੰ
ਤਿਗਇਆਪਛੁਤਾਇ॥੧॥ਮ:੩ ॥ਇਸੁਜਗਮਹਿਪੁਰਖੁਏਕੁਹੈਹੋਰਸਗਲੀ
ਨਾਰਿਸਬਾਈ॥ਸਭਿਘਟਭੋਗਵੈਅਲਿਪਤੁਰਹੈਅਲਖੁਨਲਖਣਾਜਾਈ॥ਪੂ
ਰੈਗੁਰਿਵੇਖਾਲਿਆਸਬਦੇਸੋਝੀਪਾਈ॥ਪੁਰਖੈਸੇਵਹਿਸੇਪੁਰਖਹੋਵਹਿਜਿਨੀ
ਹਉਮੈਸਬਦਿਜਲਾਈ॥ਤਿਸਕਾਸਰੀਕੁਕੋਨਹੀਨਾਕੋਕੰਟਕੁਵੈਰਾਈ॥ਨਿਹਚ
ਲਰਾਜੁਹੈਸਦਾਤਿਸੁਕੇਰਾਨਾਆਵੈਨਾਜਾਈ॥ਅਨਦਿਨੁਸੇਵਕੁਸੇਵਾਕਰੇਹਰਿਸ
ਚੇਕੇਗੁਣਗਾਈ॥ਨਾਨਕੁਵੇਖਿਵਿਗਸਿਆਹਰਿਸਚੇਕੀਵਡਿਆਈ॥੨॥ਪਉ
ੜੀ ॥ਜਿਨਕੈਹਰਿਨਾਮੁਵਸਿਆਸਦਾਹਿਰਦੈਹਰਿਨਾਮੋਤਿਨਕਉਰਖਣਹਾ
ਰਾ॥ਹਰਿਨਾਮੁਪਿਤਾਹਰਿਨਾਮੋਮਾਤਾਹਰਿਨਾਮੁਸਖਾਈਮਿਤ੍ਰੁਹਮਾਰਾ॥ਹਰਿਨਾਵੈਨਾ
ਲਿਗਲਾਹਰਿਨਾਵੈਨਾਲਿਮਸਲਤਿਹਰਿਨਾਮੁਹਮਾਰੀਕਰਦਾਨਿਤਸਾਰ॥ਹ

ਨਾਮੁਹਮਾਰੀਸੰਗਤਿਅਤਿਪਿਆਰੀਹਰਿਨਾਮੁਕੁਲੁਹਰਿਨਾਮੁਪਰਵਾਰਾ॥ਜਨਨਾਨ ੩੦੦
ਕਕਉਹਰਿਨਾਮੁਹਰਿਗੁਰਿਦੀਆਹਰਿਹਲਤਿਪਲਤਿਸਦਾਕਰੇਨਿਸਤਾਰਾ॥੧੫
॥ਸਲੋਕੁਮ:੩ ॥ਜਿਨਕਉਸਤਿਗੁਰੁਭੇਟਿਆਸੇਹਰਿਕੀਰਤਿਸਦਾਕਮਾਹਿ॥
ਅਚਿੰਤੁਹਰਿਨਾਮੁਤਿਨਕੈਮਨਿਵਸਿਆਸਚੈਸਬਦਿਸਮਾਹਿ॥ਕੁਲੁਉਧਾਰਹਿ
ਆਪਣਾਮੋਖਪਦਵੀਆਪੇਪਾਹਿ॥ਪਾਰਬ੍ਰਹਮੁਤਿਨਕਉਸੰਤੁਸਟੁਭਇਆਜੋਗੁ
ਰਚਰਨੀਜਨਪਾਹਿ॥ਜਨੁਨਾਨਕੁਹਰਿਕਾਦਾਸੁਹੈਕਰਿਕਿਰਪਾਹਰਿਲਾਜਰਖਾਹਿ
॥੧॥ਮ:੩ ॥ਹੰਉਮੈਅੰਦਰਿਖੜਕੁਹੈਖੜਕੇਖੜਕਿਵਿਹਾਇ॥ਹੰਉਮੈਵਡਰੋ
ਗੁਹੈਮਰਿਜੰਮੈਆਵੈਜਾਇ॥ਜਿਨਕਉਪੂਰਬਿਲਿਖਿਆਤਿਨਾਸਤਗੁਰੁਮਿਲਿ
ਆਪ੍ਰਭੁਆਇ॥ਨਾਨਕਗੁਰਪਰਸਾਦੀਉਬਰੇਹਉਮੈਸਬਦਿਜਲਾਇ॥੨॥
ਪਉੜੀ॥ ॥ਹਰਿਨਾਮੁਹਮਾਰਾਪ੍ਰਭੁਅਬਿਗਤੁਅਗੋਚਰੁਅਬਿਨਾਸੀਪੁਰਖੁਬਿ
ਧਾਤਾ॥ਹਰਿਨਾਮੁਹਮਸ੍ਰੇਵਹਹਰਿਨਾਮੁਹਮਪੂਜਹਹਰਿਨਾਮੇਹੀਮਨੁਰਾਤਾ॥ਹਰਿ
ਨਾਮੈਜੇਵਡੁਕੋਈਅਵਰੁਨਸੁਝੈਹਰਿਨਾਮੋਅੰਤਿਛਡਾਤਾ॥ਹਰਿਨਾਮੁਦੀਆਗੁ
ਰਪਰਉਪਕਾਰੀਧਨੁਧੰਨੁਗੁਰੂਕਾਪਿਤਾਮਾਤਾ॥ਹੰਉਸਤਿਗੁਰਅਪੁਣੇਕੰਉਸ
ਦਾਨਮਸਕਾਰੀਜਿਤੁਮਿਲਿਐਹਰਿਨਾਮੁਮੈਜਾਤਾ॥੧੬॥ਸਲੋਕੁਮ:੩ ॥
ਗੁਰਮੁਖਿਸੇਵਨਕੀਨੀਆਹਰਿਨਾਮਿਨਲਗੋਪਿਆਰੁ॥ਸਬਦੈਸਾਦੁਨਆਇਓ
ਮਰਿਜਨਮੈਵਾਰੋਵਾਰ॥ਮਨਮੁਖਿਅੰਧੁਨਚੇਤਈਕਿਤੁਆਇਆਸੈਸਾਰਿ॥ਨਾਨ
ਕਜਿਨਕਉਨਦਰਿਕਰੇਸੇਗੁਰਮੁਖਿਲੰਘੇਪਾਰਿ॥੧॥ਮ:੩ ॥ਇਕੋਸਤਿਗੁਰੁਜ
ਗਤਾਹੈਹੋਰੁਜਗੁਸੁਤਾਮੋਹਿਪਿਆਸਿ॥ਸਤਿਗੁਰੁਸੇਵਨਿਜਾਗੰਨਿਸੇਜੋਰਤੇਸਚਿਨ
ਮਿਗੁਣਤਾਸਿ॥ਮਨਮੁਖਿਅੰਧਨਚੇਤਨੀਜਨਮਿਮਰਿਹੋਹਿਬਿਨਾਸਿ॥ਨਾਨਕਗੁ
ਰਮੁਖਿਤਿਨੀਨਾਮੁਧਿਆਇਆਜਿਨਕੰਉਧੁਰਿਪੂਰਬਿਲਿਖਿਆਸਿ॥੨॥ਪਉੜੀ
॥ਹਰਿਨਾਮੁਹਮਾਰਾਭੋਜਨੁਛਤੀਹਪਰਕਾਰਜਿਤੁਖਾਇਐਹਮਕਉਤ੍ਰਿਪਤਿਭਈ॥
॥ਹਰਿਨਾਮੁਹਮਾਰਾਪੈਨਣੁਜਿਤੁਫਿਰਿਨੰਗੇਨਹੋਵਹਹੋਰਪੈਨਣਕੀਹਮਰੀਸਰਧ
ਗਈ॥ਹਰਿਨਾਮੁਹਮਾਰਾਵਣਜੁਹਰਿਨਾਮੁਵਾਪਾਰੁਹਰਿਨਾਮੈਕੀਹਮਕਉਸਤਿਗੁ

ਰਿਕਾਰੁਕਨੀਦੀਈ॥ਹਰਿਨਾਮੈਕਾਹਮਲੇਖਾਲਿਖਿਆਸਭਜਮਕੀਅਗਲੀਕਾਣਿਗ
ਈ॥ਹਰਿਕਾਨਾਮੁਗੁਰਮੁਖਿਕਿਨੈਵਿਰਲੈਧਿਆਇਆ॥ਜਿਨਕਉਧੁਰਿਕਰਮਿਪਰਾਪਤਿ
ਲਿਖਤੁਪਈ॥੧੭॥ਸਲੋਕਮਃ੩ ॥ਜਗਤੁਅਗਿਆਨੀਅੰਧੁਹੈਦੂਜੈਭਾਇਕ
ਰਮਕਮਾਇ॥ਦੂਜੈਭਾਇਜੇਤੇਕਰਮਕਰੇਦੁਖੁਲਗੈਤਨਿਧਾਇ॥ਗੁਰਪਰਸਾਦੀਸੁਖੁਊ
ਪਜੈਜਾਗੁਰਕਾਸਬਦੁਕਮਾਇ॥ਸਚੀਬਾਣੀਕਰਮਕਰੇਅਨਦਿਨੁਨਾਮੁਧਿਆਇ॥ਨਾਨ
ਕਜਿਤੁਆਪੇਲਾਏਤਿਤੁਲਗੇਕਹਣਾਕਿਛੂਨਜਾਇ॥੧॥ਮਃ੩॥ਹਮਘਰਿਨਾਮੁਖ
ਜਾਨਾਸਦਾਹੈਭਗਤਿਭਰੇਭੰਡਾਰਾ॥ਸਤਗੁਰੁਦਾਤਾਜੀਅਕਾਸਦਜੀਵੈਦੇਵਣਹਾਰਾ॥ਅ
ਨਦਿਨੁਕੀਰਤਨੁਸਦਾਕਰਹਿਗੁਰਕੈਸਬਦਿਅਪਾਰਾ॥ਸਬਦੁਗੁਰੂਕਾਸਦਉਚਰਹਿਜੁਗੁ
ਜੁਗੁਵਰਤਾਵਣਹਾਰਾ॥ਇਹੁਮਨੂਆਸਦਾਸੁਖਿਵਸੈਸਹਜੇਕਰੇਵਾਪਾਰਾ॥ਅੰਤਰਿਗੁਰ
ਗਿਆਨੁਹਰਿਰਤਨੁਹੈਮੁਕਤਿਕਰਾਵਣਹਾਰਾ॥ਨਾਨਕਜਿਸਨੋਨਦਰਿਕਰੇਸੋਪਾਏਸੋਹੋਵੈ
ਦਰਿਸਚਿਆਰਾ॥੨॥ਪਉੜੀ॥ ॥ਧੰਨੁਧੰਨੁਸੋਗੁਰਸਿਖੁਕਹੀਐਜੋਸਤਿਗੁਰਚਰਣੀ
ਜਾਇਪਇਆ॥ਧੰਨੁਧੰਨੁਸੋਗੁਰਸਿਖੁਕਹੀਐਜਿਨਿਹਰਿਨਾਮਾਮੁਖਿਰਾਮੁਕਹਿਆ॥ਧੰਨੁਧੰ
ਨੁਸੋਗੁਰਸਿਖੁਕਹੀਐਜਿਸੁਹਰਿਨਾਮਿਸੁਣਿਐਮਨਿਅਨਦੁਭਇਆ॥ਧੰਨੁਧੰਨੁਸੋਗੁਰਸਿਖੁ
ਕਹੀਐਜਿਨਿਸਤਿਗੁਰਸੇਵਾਕਰਿਹਰਿਨਾਮੁਲਇਆ॥ਤਿਸੁਗੁਰਸਿਖਕੰਉਹੰਉਸਦਾਨ
ਮਸਕਾਰੀਜੋਗੁਰਕੈਭਾਣੈਗੁਰਸਿਖੁਚਲਿਆ॥੧੮॥ਸਲੋਕੁਮਃ੩ ॥ਮਨਹਠਿਕਿਨੈ
ਪਾਇਓਸਭਥਕੇਕਰਮਕਮਾਇ॥ਮਨਹਠਿਭੇਖਕਰਿਭਰਮਦੇਦੁਖੁਪਾਇਆਦੂਜੈਭਾਇ॥
ਰਿਧਿਸਿਧਿਸਭੁਮੋਹੁਹੈਨਾਮੁਨਵਸੈਮਨਿਆਇ॥ਗੁਰਸੇਵਾਤੇਮਨੁਨਿਰਮਲੁਹੋਵੈਅਗਿਆ
ਨੁਅੰਧੇਰਾਜਾਇ॥ਨਾਮੁਰਤਨੁਘਰਿਪਰਗਟੁਹੋਆਨਾਨਕਸਹਜਿਸਮਾਇ॥੧॥ਮਃ੩॥
ਸਬਦੈਸਾਦੁਨਆਇਓਨਾਮਿਨਲਗੋਪਿਆਰੁ॥ਰਸਨਾਫਿਕਾਬੋਲਣਾਨਿਤਨਿਤਹੋਇਖੁ
ਆਰੁ॥ਨਾਨਕਕਿਰਤਿਪਇਐਕਮਾਵਣਾਕੋਇਨਮੇਟਣਹਾਰੁ॥੨॥ਪਉੜੀ॥ ॥ਧ
ਨੁਸਤਪੁਰਖੁਸਤਿਗੁਰੂਹਮਾਰਾਜਿਤੁਮਿਲਿਐਹਮਕਉਸਾਂਤਿਆਈ॥ਧਨੁਧਨੁਸਤਪੁ
ਰਖੁਸਤਿਗੁਰੂਹਮਾਰਾਜਿਤੁਮਿਲਿਐਹਮਹਰਿਭਗਤਿਪਾਈ॥ਧਨੁਧਨੁਹਰਿਭਗਤੁਸਤਿ
ਗੁਰੂਹਮਾਰਾਜਿਸਕੀਸੇਵਾਤੇਹਮਹਰਿਨਾਮਿਲਿਵਲਾਈ॥ਧਨੁਧਨੁਹਰਿਗਿਆਨੀਸਤਿ

ਗੁਰੂਹਮਾਰਾਜਿਨਿਵੈਰੀਮਿਤ੍ਰੁਹਮਕਉਸਭਸਮਦ੍ਰਿਸਟਿਦਿਖਾਈ॥ਧਨੁਧਨੁਸਤਿਗੁਰੂਮਿਤ੍ਰੁ ੩੦੧
ਹਮਾਰਾਜਿਨਿਹਰਿਨਾਮਸਿਉਹਮਾਰੀਪ੍ਰੀਤਿਬਣਾਈ॥੧੯॥ਸਲੋਕੁਮਃ੧ ॥ਘਰ
ਹੀਮੁੰਧਿਵਿਦੇਸਿਪਿਰੁਨਿਤਝੂਰੇਸੰਮਾਲੇ॥ਮਿਲਦਿਆਢਿਲਨਹੋਵਈਜੇਨੀਅਤਿ
ਰਾਸਿਕਰੇ॥੧॥ਮਃ੧॥ਨਾਨਕਗਾਲੀਕੂੜੀਆਬਾਝੁਪਰੀਤਿਕਰੇਇ॥ਤਿਚਰੁਜਾ
ਣੈਭਲਾਕਰਿਜਿਚਰੁਲੇਵੈਦੇਇ॥੨॥ਪਉੜੀ॥ ॥ਜਿਨਿਉਪਾਏਜੀਅਤਿ
ਨਿਹਰਿਰਾਖਿਆ॥ਅੰਮ੍ਰਿਤੁਸਚਾਨਾਉਭੋਜਨੁਚਾਖਿਆ॥ਤਿਪਤਿਰਹੇਆਘਾਇ
ਮਿਟੀਭਭਾਖਿਆ॥ਸਭਅੰਦਰਿਇਕੁਵਰਤੈਕਿਨੈਵਿਰਲੈਲਾਖਿਆ॥ਜਨਨਾ
ਨਕਭਇਆਨਿਹਾਲੁਪ੍ਰਭਕੀਪਾਖਿਆ॥੨੦॥ਸਲੋਕੁਮਃ੩॥ ॥ਸਤਿਗੁਰਨੋਸਭੁ
ਕੋਵੇਖਦਾਜੇਤਾਜਗਤੁਸੰਸਾਰੁ॥ਡਿਠੈਮੁਕਤਿਨਹੋਵਈਜਿਚਰੁਸਬਦਿਨਕਰੇਵੀਚ
ਾਰੁ॥ਹਉਮੈਮੈਲੁਨਚੁਕਈਨਾਮਿਨਲਗੈਪਿਆਰੁ॥ਇਕਿਆਪੇਬਖਸਿਮਿਲਾਇ
ਅਨੁਦੁਬਿਧਾਤਜਿਵਿਕਾਰ॥ਨਾਨਕਇਕਿਦਰਸਨੁਦੇਖਿਮਰਿਮਿਲੇਸਤਿਗੁਰਹੇ
ਤਿਪਿਆਰਿ॥੧॥ਮਃ੩॥ਸਤਿਗੁਰੂਨਸੇਵਿਓਮੂਰਖਅੰਧਗਵਾਰਿ॥ਦੂਜੈਭਾਇ
ਬਹੁਤੁਦੁਖੁਲਾਗਾਜਲਤਾਕਰੇਪੁਕਾਰ॥ਜਿਨਿਕਾਰਣਿਗੁਰੂਵਿਸਾਰਿਆਸੇਨਉ
ਪਕਰੇਅੰਤੀਵਾਰ॥ਨਾਨਕਗੁਰਮਤੀਸੁਖੁਪਾਇਆਬਖਸੇਬਖਸਣਹਾਰ॥੨॥ਪ
ਉੜੀ॥ ॥ਤੂਆਪੇਆਪਿਆਪਿਸਭੁਕਰਤਾਕੋਈਦੂਜਾਹੋਇਸੁਅਵਰੋਕਹੀਐ॥
ਹਰਿਆਪੇਬੋਲੈਆਪਿਬੁਲਾਵੈਹਰਿਆਪੇਜਲਿਥਲਿਰਵਿਰਹੀਐ॥ਹਰਿਆ
ਪੇਮਾਰੈਹਰਿਆਪੇਛੋਡੈਮਨਹਰਿਸਰਣੀਪੜਿਰਹੀਐ॥ਹਰਿਬਿਨੁਕੋਈਮਾਰਿਜੀ
ਵਾਲਿਨਸਕੈਮਨਹੋਇਨਿਚਿੰਦਨਿਸਲੁਹੋਇਰਹੀਐ॥ਉਠਦਿਆਬਹਦਿਆ
ਸੁਤਿਆਸਦਾਸਦਾਹਰਿਨਾਮੁਧਿਆਈਐਜਨਨਾਨਕਗੁਰਮੁਖਿਹਰਿਲਹੀਐ
॥੨੧॥੧॥ ਸੁਧੁ

੧ਓ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ
ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ॥
ਸੋਰਠਿ ਮਹਲਾ ੧ ਘਰੁ ੧ ਚਉਪਦੇ ॥ ਸਭਨਾ ਮਰਣਾ ਆਇ
ਆ ਵੇਛੋੜਾ ਸਭਨਾਹ ॥ ਪੁਛਹੁ ਜਾਇ ਸਿਆਣਿਆ ਆਗੈ ਮਿਲਣੁ ਕਿਨਾਹ ॥ ਜਿਨ
ਮੇਰਾ ਸਾਹਿਬੁ ਵੀਸਰੈ ਵਡੜੀ ਵੇਦਨ ਤਿਨਾਹ ॥੧॥ ਭੀ ਸਾਲਾਹਿਹੁ ਸਾਚਾ ਸੋਇ ॥ ਜਾ
ਕੀ ਨਦਰਿ ਸਦਾ ਸੁਖੁ ਹੋਇ ॥ ਰਹਾਉ ॥ ਵਡਾ ਕਰਿ ਸਾਲਾਹਣਾ ਹੈ ਭੀ ਹੋਸੀ ਸੋਇ ॥ ਸ
ਭਨਾ ਦਾਤਾ ਏਕੁ ਤੂ ਮਾਣਸ ਦਾਤਿ ਨ ਹੋਇ ॥ ਜੋ ਤਿਸੁ ਭਾਵੈ ਸੋ ਥੀਐ ਰੰਨ ਕਿ ਰੁੰਨੈ ਹੋਇ ॥
੨॥ ਧਰਤੀ ਉਪਰਿ ਕੋਟ ਗੜ ਕੇਤੀ ਗਈ ਵਜਾਇ ॥ ਜੋ ਅਸਮਾਨਿ ਨ ਮਾਵਨੀ ਤਿਨ
ਨਕਿ ਨਥਾ ਪਾਇ ॥ ਜੇ ਮਨ ਜਾਣਹਿ ਸੂਲੀਆ ਕਾਹੇ ਮਿਠਾ ਖਾਹਿ ॥੩॥ ਨਾਨਕ ਅਉ
ਗਣ ਜੇਤੜੇ ਤੇਤੇ ਗਲੀ ਜੰਜੀਰ ॥ ਜੇ ਗੁਣ ਹੋਨਿ ਤ ਕਟੀਅਨਿ ਸੇ ਭਾਈ ਸੇ ਵੀਰ ॥
ਅਗੈ ਗਏ ਨ ਮੰਨੀਅਨਿ ਮਾਰਿ ਕਢਹੁ ਵੇਪੀਰ ॥੪॥੧॥ ਸੋਰਠਿ ਮਹਲਾ ੧
ਘਰੁ ੧ ॥ ਮਨੁ ਹਾਲੀ ਕਿਰਸਾਣੀ ਕਰਣੀ ਸਰਮੁ ਪਾਣੀ ਤਨੁ ਖੇਤੁ ॥ ਨਾਮੁ ਬੀ
ਜੁ ਸੰਤੋਖੁ ਸੁਹਾਗਾ ਰਖੁ ਗਰੀਬੀ ਵੇਸੁ ॥ ਭਾਉ ਕਰਮ ਕਰਿ ਜੰਮਸੀ ਸੇ ਘਰ ਭਾਗਠ ਦੇਖੁ
॥੧॥ ਬਾਬਾ ਮਾਇਆ ਸਾਥਿ ਨ ਹੋਇ ॥ ਇਨਿ ਮਾਇਆ ਜਗੁ ਮੋਹਿਆ ਵਿਰਲਾ ਬੂ
ਝੈ ਕੋਇ ॥ ਰਹਾਉ ॥ ਹਾਣੁ ਹਟੁ ਕਰਿ ਆਰਜਾ ਸਚੁ ਨਾਮੁ ਕਰਿ ਵਥੁ ॥ ਸੁਰਤਿ ਸੋਚ ਕ
ਰਿ ਭਾਂਡਸਾਲ ਤਿਸੁ ਵਿਚਿ ਤਿਸ ਨੋ ਰਖੁ ॥ ਵਣਜਾਰਿਆ ਸਿਉ ਵਣਜੁ ਕਰਿ ਲੈ ਲ
ਹਾ ਮਨ ਹਸੁ ॥੨॥ ਸੁਣਿ ਸਾਸਤ ਸਉਦਾਗਰੀ ਸਤੁ ਘੋੜੇ ਲੈ ਚਲੁ ॥ ਖਰਚੁ ਬੰਨੁ ਚੰ
ਆਈਆ ਮਤੁ ਮਨ ਜਾਣਹਿ ਕਲੁ ॥ ਨਿਰੰਕਾਰ ਕੈ ਦੇਸਿ ਜਾਹਿ ਤਾ ਸੁਖ ਲਹਹਿ ਮਹ
ਲੁ ॥੩॥ ਲਾਇ ਚਿਤੁ ਕਰਿ ਚਾਕਰੀ ਮੰਨਿ ਨਾਮੁ ਕਰਿ ਕੰਮੁ ॥ ਬੰਨੁ ਬਦੀਆ ਕਰਿ ਧਾ
ਵਣੀ ਤਾ ਕੋ ਆਖੈ ਧੰਨੁ ॥ ਨਾਨਕ ਵੇਖੈ ਨਦਰਿ ਕਰਿ ਚੜੈ ਚਵਗਣ ਵੰਨੁ ॥੪॥੨॥
ਸੋਰਠਿ ਮ: ੧ ਚਉਤੁਕੇ ॥ ਮਾਇ ਬਾਪ ਕੋ ਬੇਟਾ ਨੀਕਾ ਸਸੁਰੈ ਚਤੁਰੁ ਜਵਾ
ਈ ॥ ਬਾਲ ਕੰਨਿਆ ਕੌ ਬਾਪੁ ਪਿਆਰਾ ਭਾਈ ਕੌ ਅਤਿ ਭਾਈ ॥ ਹੁਕਮੁ ਭਇਆ ਬਾ
ਹਰੁ ਘਰੁ ਛੋਡਿਆ ਖਿਨ ਮਹਿ ਭਈ ਪਰਾਈ ॥ ਨਾਮੁ ਦਾਨੁ ਇਸਨਾਨੁ ਨ ਮਨਮੁਖਿ ਤਿ

ਤਨਿ ਧੂੜਿ ਧੁਮਾਈ ॥੧॥ ਮਨੁ ਮਾਨਿਆ ਨਾਮੁ ਸਖਾਈ ॥ ਪਾਇ ਪਰਉ ਗੁਰ ਕੈ ਬਲਿਹਾਰੈ
ਜਿਨਿ ਸਾਚੀ ਬੂਝ ਬੁਝਾਈ ॥ ਰਹਾਉ ॥ ਜਗ ਸਿਉ ਝੂਠ ਪ੍ਰੀਤਿ ਮਨੁ ਬੇਧਿਆ ਜਨ ਸਿ
ਉ ਵਾਦੁ ਰਚਾਈ ॥ ਮਾਇਆ ਮਗਨੁ ਅਹਿਨਿਸਿ ਮਗੁ ਜੋਹੈ ਨਾਮੁ ਨ ਲੇਵੈ ਮਰੈ ਬਿਖੁ
ਖਾਈ ॥ ਗੰਧਣ ਵੈਣਿ ਰਤਾ ਹਿਤਕਾਰੀ ਸਬਦੈ ਸੁਰਤਿ ਨ ਆਈ ॥ ਰੰਗਿ ਨ ਰਾਤਾ ਰ
ਸਿ ਨਹੀ ਬੇਧਿਆ ਮਨਮੁਖਿ ਪਤਿ ਗਵਾਈ ॥੨॥ ਸਾਧ ਸਭਾ ਮਹਿ ਸਹਜੁ ਨ ਚਾਖਿਆ
ਜਿਹਬਾ ਰਸੁ ਨਹੀ ਰਾਈ ॥ ਮਨੁ ਤਨੁ ਧਨੁ ਅਪੁਨਾ ਕਰਿ ਜਾਨਿਆ ਦਰ ਕੀ ਖਬਰਿ ਨ
ਪਾਈ ॥ ਅਖੀ ਮੀਟਿ ਚਲਿਆ ਅੰਧਿਆਰਾ ਘਰੁ ਦਰੁ ਦਿਸੈ ਨ ਭਾਈ ॥ ਜਮ ਦਰਿ
ਬਾਧਾ ਠਉਰ ਨ ਪਾਵੈ ਅਪੁਨਾ ਕੀਆ ਕਮਾਈ ॥੩॥ ਨਦਰਿ ਕਰੇ ਤਾ ਅਖੀ ਵੇਖਾ ਕਹ
ਣਾ ਕਥਨੁ ਨ ਜਾਈ ॥ ਕੰਨੀ ਸੁਣਿ ਸੁਣਿ ਸਬਦਿ ਸਲਾਹੀ ਅੰਮ੍ਰਿਤੁ ਰਿਦੈ ਵਸਾਈ
॥ ਨਿਰਭਉ ਨਿਰੰਕਾਰ ਨਿਰਵੈਰੁ ਪੂਰਨ ਜੋਤਿ ਸਮਾਈ ॥ ਨਾਨਕ ਗੁਰ ਵਿਣੁ ਭਰਮੁ ਨ ਭਾ
ਗੈ ਸਚਿ ਨਾਮਿ ਵਡਿਆਈ ॥੪॥੩॥ ਸੋਰਠਿ ਮਹਲਾ ੧ ਦੁਤੁਕੇ ॥ ਪੁ
ੜੁ ਧਰਤੀ ਪੁੜੁ ਪਾਣੀ ਆਸਣੁ ਚਾਰਿ ਕੁੰਟ ਚਉਬਾਰਾ ॥ ਸਗਲ ਭਵਣ ਕੀ ਮੂਰਤਿ
ਏਕਾ ਮੁਖਿ ਤੇਰੈ ਟਕਸਾਲਾ ॥੧॥ ਮੇਰੇ ਸਾਹਿਬਾ ਤੇਰੇ ਚੋਜ ਵਿਡਾਣਾ ॥ ਜਲਿ ਥ
ਲਿ ਮਹੀਅਲਿ ਭਰਿਪੁਰਿ ਲੀਣਾ ਆਪੇ ਸਰਬ ਸਮਾਣਾ ॥ ਰਹਾਉ ॥ ਜਹ ਜਹ ਦੇ
ਖਾ ਤਹ ਜੋਤਿ ਤੁਮਾਰੀ ਤੇਰਾ ਰੂਪੁ ਕਿਨੇਹਾ ॥ ਇਕਤੁ ਰੂਪਿ ਫਿਰਹਿ ਪਰਛੰਨਾ ਕੋਇ ਨ ਕਿ
ਸ ਹੀ ਜੇਹਾ ॥੨॥ ਅੰਡਜ ਜੇਰਜ ਉਤਭੁਜ ਸੇਤਜ ਤੇਰੇ ਕੀਤੇ ਜੰਤਾ ॥ ਏਕੁ ਪੁਰਬੁ ਮੈ ਤੇ
ਰਾ ਦੇਖਿਆ ਤੂ ਸਭਨਾ ਮਾਹਿ ਰਵੰਤਾ ॥੩॥ ਤੇਰੇ ਗੁਣ ਬਹੁਤੇ ਮੈ ਏਕੁ ਨ ਜਾਣਿਆ ਮੈ
ਮੂਰਖ ਕਿਛੁ ਦੀਜੈ ॥ ਪ੍ਰਣਵਤਿ ਨਾਨਕ ਸੁਣਿ ਮੇਰੇ ਸਾਹਿਬਾ ਡੁਬਦਾ ਪਥਰੁ ਲੀਜੈ
॥੪॥੪॥ ਸੋਰਠਿ ਮਹਲਾ ੧ ॥ ਹਉ ਪਾਪੀ ਪਤਿਤੁ ਪਰਮ ਪਾਖੰਡੀ ਤੂ ਨਿਰ
ਮਲੁ ਨਿਰੰਕਾਰੀ ॥ ਅੰਮ੍ਰਿਤੁ ਚਾਖਿ ਪਰਮ ਰਸਿ ਰਾਤੇ ਠਾਕੁਰ ਸਰਣਿ ਤੁਮਾਰੀ ॥੧॥ ਕਰ
ਤਾ ਤੂ ਮੈ ਮਾਣੁ ਨਿਮਾਣੇ ॥ ਮਾਣੁ ਮਹਤੁ ਨਾਮੁ ਧਨੁ ਪਲੈ ਸਾਚੈ ਸਬਦਿ ਸਮਾਣੇ ॥ ਰਹਾ
ਉ ॥ ਤੂ ਪੂਰਾ ਹਮ ਊਰੇ ਹੋਛੇ ਤੂ ਗਉਰਾ ਹਮ ਹਉਰੇ ॥ ਤੁਝ ਹੀ ਮਨ ਰਾਤੇ ਅਹਿਨਿਸਿ ਪ
ਰਭਾਤੇ ਹਰਿ ਰਸਨਾ ਜਪਿ ਮਨ ਰੇ ॥੨॥ ਤੁਮ ਸਾਚੇ ਹਮ ਤੁਮ ਹੀ ਰਾਚੇ ਸਬਦਿ ਭੇਦਿ

ਧੁਨਿਸਾਚੋ॥ਅਹਿਨਿਸਿਨਾਮਿਰਤੇਸੇਸੁਚੇਮਰਿਜਨਮੇਸੇਕਾਚੋ॥੩॥ਅਵਰੁਨਦੀਸੈਕਿਸੁ
ਸਾਲਾਹੀਤਿਸਹਿਸਰੀਕੁਨਕੋਈ॥ਪ੍ਰਣਵਤਿਨਾਨਕੁਦਾਸਨਿਦਾਸਾਗੁਰਮਤਿਜਾਨਿਆਸੋ
ਈ॥੪॥੫॥ਸੋਰਠਿਮਹਲਾ੧ ॥ਅਲਖਅਪਾਰਅਗੰਮਅਗੋਚਰਨਾਤਿਸੁਕਾਲੁ
ਨਕਰਮਾ॥ਜਾਤਿਅਜਾਤਿਅਜੋਨੀਸੰਭਉਨਾਤਿਸੁਭਾਉਨਭਰਮਾ॥੧॥ਸਾਚੇਸਚਿਆਰ
ਵਿਟਹੁਕੁਰਬਾਣੁ॥ਨਾਤਿਸੁਰੂਪੁਵਰਨੁਨਹੀਰੇਖਿਆਸਾਚੈਸਬਦਿਨੀਸਾਣੁ॥ਰਹਾਉ॥
ਨਾਤਿਸੁਮਾਤਪਿਤਾਸੁਤਬੰਧਪਨਾਤਿਸੁਕਾਮੁਨਨਾਰੀ॥ਅਕੁਲਨਿਰੰਜਨਅਪਰਪਰੰ
ਪਰੁਸਗਲੀਜੋਤਿਤੁਮਾਰੀ॥੨॥ਘਟਘਟਅੰਤਰਿਬ੍ਰਹਮੁਲੁਕਾਇਆਘਟਿਘਟਿਜੋ
ਤਿਸਬਾਈ॥ਬਜਰਕਪਾਟਮੁਕਤੇਗੁਰਮਤੀਨਿਰਭੈਤਾੜੀਲਾਈ॥੩॥ਜੰਤਉਪਾਇ
ਕਾਲੁਸਿਰਿਜੰਤਾਵਸਗਤਿਜੁਗਤਿਸਬਾਈ॥ਸਤਿਗੁਰੁਸੇਵਿਪਦਾਰਥੁਪਾਵਹਿਛੂਟਹਿ
ਸਬਦੁਕਮਾਈ॥੪॥ਸੂਚੈਭਾਡੈਸਾਚੁਸਮਾਵੈਵਿਰਲੇਸੂਚਾਚਾਰੀ॥ਤੰਤੈਕਉਪਰਮਤੰ
ਤੁਮਿਲਾਇਆਨਾਨਕਸਰਣਿਤੁਮਾਰੀ॥੫॥੬॥ਸੋਰਠਿਮਹਲਾ੧ ॥ਜਿਉਮੀਨਾ
ਬਿਨੁਪਾਣੀਐਤਿਉਸਾਕਤੁਮਰੈਪਿਆਸ॥ਤਿਉਹਰਿਬਿਨੁਮਰੀਐਰੇਮਨਾਜੋਬਿਰਥਾ
ਜਾਵੈਸਾਸੁ॥੧॥ਮਨਰੇਰਾਮਨਾਮਜਸੁਲੇਇ॥ਬਿਨੁਗੁਰਇਹੁਰਸੁਕਿਉਲਹਉਗੁਰੁਮੇ
ਲੈਹਰਿਦੇਇ॥ਰਹਾਉ॥ਸੰਤਜਨਾਮਿਲੁਸੰਗਤੀਗੁਰਮੁਖਿਤੀਰਥੁਹੋਇ॥ਅਠਸਠਿ
ਤੀਰਥਮਜਨਾਗੁਰਦਰਸੁਪਰਾਪਤਿਹੋਇ॥੨॥ਜਿਉਜੋਗੀਜਤਬਾਹਰਾਤਪੁਨਾਹੀਸ
ਤੁਸੰਤੋਖੁ॥ਤਿਉਨਾਮੈਬਿਨੁਦੇਹੁਰੀਜਮੁਮਾਰੈਅੰਤਰਿਦੋਖੁ॥੩॥ਸਾਕਤਪ੍ਰੇਮੁਨਪਾ
ਈਐਹਰਿਪਾਈਐਸਤਿਗੁਰਭਾਇ॥ਸੁਖਦੁਖਦਾਤਾਗੁਰੁਮਿਲੈਕਹੁਨਾਨਕਸਿਫਤਿਸਮਾ
ਇ॥੪॥੭॥ਸੋਰਠਿਮਹਲਾ੧ ॥ਤੂਪ੍ਰਭਦਾਤਾਦਾਨਿਮਤਿਪੂਰਾਹਮਥਾਰੇਭੇਖਾ
ਰੀਜੀਉ॥ਮੈਕਿਆਮਾਗਉਕਿਛੁਥਿਰੁਨਰਹਾਈਹਰਿਦੀਜੈਨਾਮੁਪਿਆਰੀਜੀਉ॥
॥ਘਟਿਘਟਿਰਵਿਰਹਿਆਬਨਵਾਰੀ॥ਜਲਿਥਲਿਮਹੀਅਲਿਗੁਪਤੋਵਰਤੈਗੁਰ
ਸਬਦੀਦੇਖਿਨਿਹਾਰੀਜੀਉ॥ਰਹਾਉ॥ਮਰਤਪਇਆਲਅਕਾਸੁਦਿਖਾਇਓਗੁ
ਰਿਸਤਿਗੁਰਿਕਿਰਪਾਧਾਰੀਜੀਉ॥ਸੋਬ੍ਰਹਮੁਅਜੋਨੀਹੈਭੀਹੋਨੀਘਟਭੀਤਰਿਦੇਖੁ
ਮੁਰਾਰੀਜੀਉ॥੨॥ਜਨਮਮਰਨਕਉਇਹੁਜਗੁਬਪੁੜੋਇਨਿਦੂਜੈਭਗਤਿਵਿਸਾਰੀ

ਜੀਉ॥ਸਤਿਗੁਰੁਮਿਲੈਤਗੁਰਮਤਿਪਾਈਐਸਾਕਤਬਾਜੀਹਾਰੀਜੀਉ॥੩॥ਸਤਿਗੁ
ਰਬੰਧਨਤੋੜਿਨਿਰਾਰੇਬਹੁੜਿਨਗਰਭਮਝਾਰੀਜੀਉ॥ਨਾਨਕਗਿਆਨਰਤਨੁਪਰਗ
ਸਿਆਹਰਿਮਨਿਵਸਿਆਨਿਰੰਕਾਰੀਜੀਉ॥੪॥੮॥ਸੋਰਠਿਮਹਲਾ੧ ॥
ਜਿਸੁਜਲਨਿਧਿਕਾਰਣਿਤੁਮਜਗਿਆਏਸੋਅੰਮ੍ਰਿਤੁਗੁਰਪਾਹੀਜੀਉ॥ਛੋਡਹੁਵੇ
ਸੁਭੇਖਚਤੁਰਾਈਦੁਬਿਧਾਇਹੁਫਲੁਨਾਹੀਜੀਉ॥੧॥ਮਨਰੇਥਿਰੁਰਹੁਮਤੁਕਤਜਾ
ਹੀਜੀਉ॥ਬਾਹਰਿਢੂਢਤਬਹੁਤੁਦੁਖੁਪਾਵਹਿਘਰਿਅੰਮ੍ਰਿਤੁਘਟਮਾਹੀਜੀਉ॥
ਰਹਾਉ॥ਅਵਗੁਣਛੋਡਿਗੁਣਾਕਉਧਾਵਹੁਕਰਿਅਵਗੁਣਪਛੁਤਾਹੀਜੀਉ॥
ਸਰਅਪਸਰਕੀਸਾਰਨਜਾਣਹਿਫਿਰਿਫਿਰਿਕੀਚਬੁਡਾਹੀਜੀਉ॥੨॥ਅੰਤਰਿ
ਮੈਲੁਲੋਭਬਹੁਝੂਠੇਬਾਹਰਿਨਾਵਹੁਕਾਹੀਜੀਉ॥ਨਿਰਮਲਨਾਮੁਜਪਹੁਸਦਗੁਰਮੁ
ਖਿਅੰਤਰਕੀਗਤਿਤਾਹੀਜੀਉ॥੩॥ਪਰਹਰਿਲੋਭੁਨਿੰਦਾਕੂੜੁਤਿਆਗਹੁਸਚੁਗੁ
ਰਬਚਨੀਫਲੁਪਾਹੀਜੀਉ॥ਜਿਉਭਾਵੈਤਿਉਰਾਖਹੁਹਰਿਜੀਉਜਨਨਾਨਕਸਬ
ਦਿਸਲਾਹੀਜੀਉ॥੪॥੯॥ਸੋਰਠਿਮਹਲਾ੧ ਪੰਚਪਦਾ॥ ॥ਅਪਨਾਘ
ਰੁਮੂਸਤਰਾਖਿਨਸਾਕਹਿਕੀਪਰਘਰੁਜੋਹਨਲਾਗਾ॥ਘਰੁਦਰੁਰਾਖਹਿਜੇਰਸੁਚਾ
ਖਹਿਜੋਗੁਰਮੁਖਿਸੇਵਕੁਲਾਗਾ॥੧॥ਮਨਰੇਸਮਝੁਕਵਨਮਤਿਲਾਗਾ॥ਨਾਮੁਵਿ
ਸਾਰਿਅਨਰਸਲੋਭਾਨੇਫਿਰਿਪਛੁਤਾਹਿਅਭਾਗਾ॥ਰਹਾਉ॥ਆਵਤਕਉਹਰਖ
ਜਾਤਕਉਰੋਵਹਿਇਹੁਦੁਖੁਸੁਖੁਨਾਲੇਲਾਗਾ॥ਆਪੇਦੁਖਸੁਖਭੋਗਿਭੋਗਾਵੈਗੁਰ
ਮੁਖਿਸੋਅਨਰਾਗਾ॥੨॥ਹਰਿਰਸਊਪਰਿਅਵਰੁਕਿਆਕਹੀਐਜਿਨਿਪੀਆਸੋਤ੍ਰਿ
ਪਤਾਗਾ॥ਮਾਇਆਮੋਹਿਤਜਿਨਿਇਹੁਰਸੁਖੋਇਆਜਾਸਾਕਤਦੁਰਮਤਿਲਾਗਾ॥
੩॥ਮਨਕਾਜੀਉਪਵਨਪਤਿਦੇਹੀਦੇਹੀਮਹਿਦੇਉਸਮਾਗਾ॥ਜੇਤੂਦੇਹਿਤਹਰਿਰਸੁ
ਗਾਈਮਨੁਤ੍ਰਿਪਤੈਹਰਿਲਿਵਲਾਗਾ॥੪॥ਸਾਧਸੰਗਤਿਮਹਿਹਰਿਰਸੁਪਾਈਐ
ਗੁਰਿਮਿਲਿਐਜਮਭਉਭਾਗਾ॥ਨਾਨਕਰਾਮਨਾਮੁਜਪਿਗੁਰਮੁਖਿਹਰਿਪਾਏਮਸ
ਤਕਿਭਾਗਾ॥੫॥੧੦॥ਸੋਰਠਿਮਹਲਾ੧ ॥ਸਰਬਜੀਆਸਿਰਿਲੇਖੁਧੁਰਾ
ਹੂਬਿਨੁਲੇਖੈਨਹੀਕੋਈਜੀਉ॥ਆਪਿਅਲੇਖੁਕੁਦਰਤਿਕਰਿਦੇਖੈਹੁਕਮਿਚਲਾਏ

ਸੋਈ ਜੀਉ ॥੧॥ ਮਨ ਰੇ ਰਾਮ ਜਪਹੁ ਸੁਖੁ ਹੋਈ ॥ ਅਹਿਨਿਸਿ ਗੁਰ ਕੇ ਚਰਨ ਸਰੇਵਹੁ ਹ
ਰਿ ਦਾਤਾ ਭੁਗਤਾ ਸੋਈ ॥ ਰਹਾਉ ॥ ਜੋ ਅੰਤਰਿ ਸੋ ਬਾਹਰਿ ਦੇਖਹੁ ਅਵਰੁ ਨ ਦੂਜਾ ਕੋਈ
ਜੀਉ ॥ ਗੁਰਮੁਖਿ ਏਕ ਦ੍ਰਿਸਟਿ ਕਰਿ ਦੇਖਹੁ ਘਟਿ ਘਟਿ ਜੋਤਿ ਸਮੋਈ ਜੀਉ ॥੨॥
ਚਲਤੌ ਠਾਕਿ ਰਖਹੁ ਘਰਿ ਅਪਨੈ ਗੁਰ ਮਿਲਿਐ ਇਹ ਮਤਿ ਹੋਈ ਜੀਉ ॥ ਦੇਖਿ ਅ
ਦ੍ਰਿਸਟੁ ਰਹਉ ਬਿਸਮਾਦੀ ਦੁਖੁ ਬਿਸਰੈ ਸੁਖੁ ਹੋਈ ਜੀਉ ॥੩॥ ਪੀਵਹੁ ਅਪਿਉ ਪਰਮ
ਸੁਖੁ ਪਾਈਐ ਨਿਜ ਘਰਿ ਵਾਸਾ ਹੋਈ ਜੀਉ ॥ ਜਨਮ ਮਰਣ ਭਵ ਭੰਜਨੁ ਗਾਈਐ
ਪੁਨਰਪਿ ਜਨਮੁ ਨ ਹੋਈ ਜੀਉ ॥੪॥ ਤਤੁ ਨਿਰੰਜਨੁ ਜੋਤਿ ਸਬਾਈ ਸੋਹੰ ਭੇਦੁ ਨ ਕੋਈ ਜੀ
ਉ ॥ ਅਪਰੰਪਰ ਪਾਰਬ੍ਰਹਮੁ ਪਰਮੇਸਰੁ ਨਾਨਕ ਗੁਰੁ ਮਿਲਿਆ ਸੋਈ ਜੀਉ ॥੫॥੧੧॥
॥

ਸੋਰਠਿ ਮਹਲਾ ੧ ਘਰੁ ੩ ੴ ਸਤਿਗੁਰ ਪ੍ਰਸਾਦਿ ॥

ਜਾ ਤਿਸੁ ਭਾਵਾ ਤਦ ਹੀ ਗਾਵਾ ॥ ਤਾ ਗਾਵੇ ਕਾ ਫਲੁ ਪਾਵਾ ॥ ਗਾਵੇ ਕਾ ਫਲੁ ਹੋਈ ॥ ਜਾ
ਆਪੇ ਦੇਵੈ ਸੋਈ ॥੧॥ ਮਨ ਮੇਰੇ ਗੁਰ ਬਚਨੀ ਨਿਧਿ ਪਾਈ ॥ ਤਾ ਤੇ ਸਚ ਮਹਿ ਰਹਿਆ
ਸਮਾਈ ॥ ਰਹਾਉ ॥ ਗੁਰ ਸਾਖੀ ਅੰਤਰਿ ਜਾਗੀ ॥ ਤਾ ਚੰਚਲ ਮਤਿ ਤਿਆਗੀ ॥ ਗੁਰ ਸਾ
ਖੀ ਕਾ ਉਜੀਆਰਾ ॥ ਤਾ ਮਿਟਿਆ ਸਗਲ ਅੰਧ੍ਯ੍ਯਾਰਾ ॥੨॥ ਗੁਰ ਚਰਨੀ ਮਨੁ ਲਾਗਾ ॥
ਤਾ ਜਮ ਕਾ ਮਾਰਗੁ ਭਾਗਾ ॥ ਭੈ ਵਿਚਿ ਨਿਰਭਉ ਪਾਇਆ ॥ ਤਾ ਸਹਜੈ ਕੈ ਘਰਿ ਆਇ
ਆ ॥੩॥ ਭਣਤਿ ਨਾਨਕੁ ਬੂਝੈ ਕੋ ਬੀਚਾਰੀ ॥ ਇਸੁ ਜਗ ਮਹਿ ਕਰਣੀ ਸਾਰੀ ॥ ਕਰ
ਣੀ ਕੀਰਤਿ ਹੋਈ ॥ ਜਾ ਆਪੇ ਮਿਲਿਆ ਸੋਈ ॥੪॥੧॥੧੨॥

ਸੋਰਠਿ ਮਹਲਾ ੩ ਘਰੁ ੧ ੴ ਸਤਿਗੁਰ ਪ੍ਰਸਾਦਿ ॥

ਸੇਵਕ ਸੇਵ ਕਰਹਿ ਸਭਿ ਤੇਰੀ ਜਿਨ ਸਬਦੈ ਸਾਦੁ ਆਇਆ ॥ ਗੁਰ ਕਿਰਪਾ ਤੇ ਨਿਰਮ
ਲੁ ਹੋਆ ਜਿਨਿ ਵਿਚਹੁ ਆਪੁ ਗਵਾਇਆ ॥ ਅਨਦਿਨੁ ਗੁਣ ਗਾਵਹਿ ਨਿਤ ਸਾਚੇ
ਗੁਰ ਕੈ ਸਬਦਿ ਸੁਹਾਇਆ ॥੧॥ ਮੇਰੇ ਠਾਕੁਰ ਹਮ ਬਾਰਿਕ ਸਰਣਿ ਤੁਮਾਰੀ ॥ ਏਕੋ ਸ
ਚਾ ਸਚੁ ਤੂ ਕੇਵਲੁ ਆਪਿ ਮੁਰਾਰੀ ॥ ਰਹਾਉ ॥ ਜਾਗਤ ਰਹੇ ਤਿਨੀ ਪ੍ਰਭੁ ਪਾਇਆ ਸ
ਬਦੇ ਹਉਮੈ ਮਾਰੀ ॥ ਗਿਰਹੀ ਮਹਿ ਸਦਾ ਹਰਿ ਜਨ ਉਦਾਸੀ ਗਿਆਨ ਤਤ ਬੀਚਾਰੀ ॥

ਸਤਿਗੁਰੁ ਸੇਵਿ ਸਦਾ ਸੁਖੁ ਪਾਇਆ ਹਰਿ ਰਖਿਆ ਉਰ ਧਾਰੀ ॥੨॥ ਇਹੁ ਮਨੂਆ ਦਹ ੩੦੪
ਦਿਸਿ ਧਾਵਦਾ ਦੂਜੈ ਭਾਇ ਖੁਆਇਆ ॥ ਮਨਮੁਖ ਮੁਗਧੁ ਹਰਿ ਨਾਮੁ ਨ ਚੇਤੈ ਬਿਰਥਾ
ਜਨਮੁ ਗਵਾਇਆ ॥ ਸਤਿਗੁਰੁ ਭੇਟੇ ਤਾ ਨਾਉ ਪਾਏ ਹਉਮੈ ਮੋਹੁ ਚੁਕਾਇਆ ॥੩॥
ਹਰਿ ਜਨ ਸਾਚੇ ਸਾਚੁ ਕਮਾਵਹਿ ਗੁਰ ਕੈ ਸਬਦਿ ਵੀਚਾਰੀ ॥ ਆਪੇ ਮੇਲਿ ਲਏ ਪ੍ਰਭਿ
ਸਾਚੈ ਸਾਚੁ ਰਖਿਆ ਉਰ ਧਾਰੀ ॥ ਨਾਨਕ ਨਾਵਹੁ ਗਤਿ ਮਤਿ ਪਾਈ ਏਹਾ ਰਾਸਿ ਹਮਾਰੀ
॥੪॥੧॥ ਸੋਰਠਿ ਮਹਲਾ ੩ ॥ ਭਗਤਿ ਖਜਾਨਾ ਭਗਤਨ ਕਉ ਦੀਆ ਨਾਉ
ਹਰਿ ਧਨੁ ਸਚੁ ਸੋਇ ॥ ਅਖੁਟੁ ਨਾਮ ਧਨੁ ਕਦੇ ਨਿਖੁਟੈ ਨਾਹੀ ਕਿਨੈ ਨ ਕੀਮਤਿ ਹੋਇ ॥
ਨਾਮ ਧਨਿ ਮੁਖ ਉਜਲੇ ਹੋਏ ਹਰਿ ਪਾਇਆ ਸਚੁ ਸੋਇ ॥੧॥ ਮਨ ਮੇਰੇ ਗੁਰ ਸਬਦੀ
ਹਰਿ ਪਾਇਆ ਜਾਇ ॥ ਬਿਨੁ ਸਬਦੈ ਜਗੁ ਭੁਲਦਾ ਫਿਰਦਾ ਦਰਗਹ ਮਿਲੈ ਸਜਾ
ਇ ॥ ਰਹਾਉ ॥ ਇਸੁ ਦੇਹੀ ਅੰਦਰਿ ਪੰਚ ਚੋਰ ਵਸਹਿ ਕਾਮੁ ਕ੍ਰੋਧੁ ਲੋਭੁ ਮੋਹੁ ਅਹੰਕਾਰ
ਾ ॥ ਅੰਮ੍ਰਿਤੁ ਲੂਟਹਿ ਮਨਮੁਖ ਨਹੀ ਬੂਝਹਿ ਕੋਇ ਨ ਸੁਣੈ ਪੂਕਾਰਾ ॥ ਅੰਧਾ ਜਗਤੁ
ਅੰਧੁ ਵਰਤਾਰਾ ਬਾਝੁ ਗੁਰੂ ਗੁਬਾਰਾ ॥੨॥ ਹਉਮੈ ਮੇਰਾ ਕਰਿ ਕਰਿ ਵਿਗੁਤੇ ਕਿਹੁ ਚਲੈ
ਨ ਚਲਦਿਆ ਨਾਲਿ ॥ ਗੁਰਮੁਖਿ ਹੋਵੈ ਸੁ ਨਾਮੁ ਧਿਆਵੈ ਸਦਾ ਹਰਿ ਨਾਮੁ ਸਮਾਲਿ
॥ ਸਚੀ ਬਾਣੀ ਹਰਿ ਗੁਣ ਗਾਵੈ ਨਦਰੀ ਨਦਰਿ ਨਿਹਾਲਿ ॥੩॥ ਸਤਿਗੁਰ ਗਿਆ
ਨੁ ਸਦਾ ਘਟਿ ਚਾਨਣੁ ਅਮਰੁ ਸਿਰਿ ਬਾਦਿਸਾਹਾ ॥ ਅਨਦਿਨੁ ਭਗਤਿ ਕਰਹਿ ਦਿ
ਨੁ ਰਾਤੀ ਰਾਮ ਨਾਮੁ ਸਚੁ ਲਾਹਾ ॥ ਨਾਨਕ ਰਾਮ ਨਾਮਿ ਨਿਸਤਾਰਾ ਸਬਦਿ ਰਤੇ ਹਰਿ ਪਾ
ਹਾ ॥੪॥੨॥ ਸੋਰਠਿ ਮਃ ੩ ॥ ਦਾਸਨਿ ਦਾਸੁ ਹੋਵੈ ਤਾ ਹਰਿ ਪਾਏ ਵਿਚਹੁ ਆ
ਪੁ ਗਵਾਈ ॥ ਭਗਤਾ ਕਾ ਕਾਰਜੁ ਹਰਿ ਅਨੰਦੁ ਹੈ ਅਨਦਿਨੁ ਹਰਿ ਗੁਣ ਗਾਈ ॥ ਸ
ਬਦਿ ਰਤੇ ਸਦਾ ਇਕ ਰੰਗੀ ਹਰਿ ਸਿਉ ਰਹੇ ਸਮਾਈ ॥੧॥ ਹਰਿ ਜੀਉ ਸਾਚੀ ਨਦਰਿ
ਤੁਮਾਰੀ ॥ ਆਪਣਿਆ ਦਾਸਾ ਨੋ ਕ੍ਰਿਪਾ ਕਰਿ ਪਿਆਰੇ ਰਾਖਹੁ ਪੈਜ ਹਮਾਰੀ ॥ ਰਹਾਉ
॥ ਸਬਦਿ ਸਲਾਹੀ ਸਦਾ ਹਉ ਜੀਵਾ ਗੁਰਮਤੀ ਭਉ ਭਾਗਾ ॥ ਮੇਰਾ ਪ੍ਰਭੁ ਸਾਚਾ ਅ
ਤਿ ਸੁਆਲਿਉ ਗੁਰੁ ਸੇਵਿਆ ਚਿਤੁ ਲਾਗਾ ॥ ਸਾਚਾ ਸਬਦੁ ਸਚੀ ਸਚੁ ਬਾਣੀ
ਸੋ ਜਨੁ ਅਨਦਿਨੁ ਜਾਗਾ ॥੨॥ ਮਹਾ ਗੰਭੀਰੁ ਸਦਾ ਸੁਖਦਾਤਾ ਤਿਸ ਕਾ ਅੰਤੁ ਨ ਪਾ

ਇਆ॥ਪੂਰੇਗੁਰਕੀਸੇਵਾਕੀਨੀਅਚਿੰਤੁਹਰਿਮੰਨਿਵਸਾਇਆ॥ਮਨੁਤਨੁਨਿਰਮ
ਲੁਸਦਾਸੁਖੁਅੰਤਰਿਵਿਚਹੁਭਰਮੁਚੁਕਾਇਆ॥੩॥ਹਰਿਕਾਮਾਰਗੁਸਦਾਪੰਥੁ
ਵਿਖੜਾਕੋਪਾਏਗੁਰਵੀਚਾਰਾ॥ਹਰਿਕੈਰੰਗਿਰਾਤਾਸਬਦੇਮਾਤਾਹਉਮੈਤਜੇਵਿ
ਕਾਰਾ॥ਨਾਨਕਨਾਮਿਰਤਾਇਕਰੰਗੀਸਬਦਿਸਵਾਰਣਹਾਰਾ॥੪॥੩॥ਸੋਰਠਿਮ
ਹਲਾ ੩ ॥ਹਰਿਜੀਉਤੁਧੁਨੋਸਦਾਸਾਲਾਹੀਪਿਆਰੇਜਿਚਰੁਘਟਅੰਤਰਿਹੈਸਾ
ਸਾ॥ਇਕੁਪਲੁਖਿਨੁਵਿਸਰਹਿਤੂਸੁਆਮੀਜਾਣਉਬਰਸਪਚਾਸਾ॥ਹਮਮੂੜਮੁਗਧ
ਦਾਸੇਭਾਈਗੁਰਕੈਸਬਦਿਪ੍ਰਗਾਸਾ॥੧॥ਹਰਿਜੀਉਤੁਮਆਪੇਦੇਹੁਬੁਝਾਈ॥ਹਰਿਜੀ
ਉਤੁਧੁਵਿਟਹੁਵਾਰਿਆਸਦਹੀਤੇਰੇਨਾਮਵਿਟਹੁਬਲਿਜਾਈ॥ਰਹਾਉ॥ਹਮਸਬਦਿ
ਮੁਏਸਬਦਿਮਾਰਿਜੀਵਾਲੇਭਾਈਸਬਦੇਹੀਮੁਕਤਿਪਾਈ॥ਸਬਦੇਮਨੁਤਨੁਨਿਰਮਲੁ
ਹੋਆਹਰਿਵਸਿਆਮਨਿਆਈ॥ਸਬਦੁਗੁਰਦਾਤਾਜਿਤੁਮਨੁਰਾਤਾਹਰਿਸਿਉਰਹਿਆ
ਸਮਾਈ॥੨॥ਸਬਦੁਨਜਾਣਹਿਸੇਅੰਨੇਬੋਲੇਸੇਕਿਤੁਆਏਸੰਸਾਰਾ॥ਹਰਿਰਸੁਨਪਾ
ਇਆਬਿਰਥਾਜਨਮੁਗਵਾਇਆਜੰਮਹਿਵਾਰੋਵਾਰਾ॥ਬਿਸਟਾਕੇਕੀੜੇਬਿਸਟਾਮਾਹਿ
ਮਾਣੇਮਨਮੁਖਮੁਗਧਗੁਬਾਰਾ॥੩॥ਆਪੇਕਰਿਵੇਖੈਮਾਰਗਿਲਾਏਭਾਈਤਿਸੁਬਿਨੁਅ
ਵਰੁਨਕੋਈ॥ਜੋਧੁਰਿਲਿਖਿਆਸੁਕੋਇਨਮੇਟੈਭਾਈਕਰਤਾਕਰੇਸੁਹੋਈ॥ਨਾਨਕਨਾ
ਮੁਵਸਿਆਮਨਅੰਤਰਿਭਾਈਅਵਰੁਨਦੂਜਾਕੋਈ॥੪॥੪॥ਸੋਰਠਿਮਹਲਾ੩
॥ਗੁਰਮੁਖਿਭਗਤਿਕਰਹਿਪ੍ਰਭਭਾਵਹਿਅਨਦਿਨੁਨਾਮੁਵਖਾਣੇ॥ਭਗਤਾ
ਸਾਰਕਰਹਿਆਪਿਰਾਖਹਿਜੋਤੇਰੈਮਨਿਭਾਣੇ॥ਤੂਗੁਣਦਾਤਾਸਬਦਿਪਛਾਤਾਗੁਣ
ਕਹਿਗੁਣੀਸਮਾਣੇ॥੧॥ਮਨਮੇਰੇਹਰਿਜੀਉਸਦਾਸਮਾਲਿ॥ਅੰਤਿਕਾਲਿਤੇਰਾਬੇ
ਲੀਹੋਵੈਸਦਾਨਿਬਹੈਤੇਰੈਨਾਲਿ॥ਰਹਾਉ॥ਦੁਸਟਚਉਕੜੀਸਦਾਕੂੜੁਕਮਾਵਹਿ
ਬੂਝਹਿਵੀਚਾਰੇ॥ਨਿੰਦਾਦੁਸਟੀਤੇਕਿਨਿਫਲੁਪਾਇਆਹਰਣਾਖਸਨਖਹਿਬਿਦਾਰੇ
ਪ੍ਰਹਿਲਾਦੁਜਨੁਸਦਹਰਿਗੁਣਗਾਵੈਹਰਿਜੀਉਲਏਉਬਾਰੇ॥੨॥ਆਪਸਕਉਬ
ਹੁਭਲਾਕਰਿਜਾਣਹਿਮਨਮੁਖਿਮਤਿਨਕਾਈ॥ਸਾਧੂਜਨਕੀਨਿੰਦਾਵਿਆਪੇਜਾਸਨਿ
ਜਨਮੁਗਵਾਈ॥ਰਾਮਨਾਮੁਕਦੇਚੇਤਹਿਨਾਹੀਅੰਤਿਗਏਪਛੁਤਾਈ॥੩॥ਸਫਲੁ

ਜਨਮੁਭਗਤਾਕਾਕੀਤਾਗੁਰਸੇਵਾਆਪਿਲਾਏ॥ਸਬਦੇਰਾਤੇਸਹਜੇਮਾਤੇਅਨਦਿ
ਨੁਹਰਿਗੁਣਗਾਏ॥ਨਾਨਕਦਾਸੁਕਹੈਬੇਨੰਤੀਹਉਲਾਗਾਤਿਨਕੈਪਾਏ॥੪॥੫॥ਸੋ
ਰਠਿਮਹਲਾ ੩ ॥ਸੋਸਿਖੁਸਖਾਬੰਧਪੁਹੈਭਾਈਜਿਗੁਰਕੇਭਾਣੇਵਿਚਿਆ
ਵੈ॥ਆਪਣੈਭਾਣੈਜੋਚਲੈਭਾਈਵਿਛੁੜਿਚੋਟਾਖਾਵੈ॥ਬਿਨੁਸਤਿਗੁਰਸੁਖੁਕਦੇ
ਨਪਾਵੈਭਾਈਫਿਰਿਫਿਰਿਪਛੋਤਾਵੈ॥੧॥ਹਰਿਕੇਦਾਸਸੁਹੇਲੇਭਾਈ॥ਜਨਮਜਨ
ਮਕੇਕਿਲਬਿਖਦੁਖਕਾਟੇਆਪੇਮੇਲਿਮਿਲਾਈ॥ਰਹਾਉ॥ਇਹੁਕੁਟੰਬੁਸਭੁ
ਜੀਅਕੇਬੰਧਨਭਾਈਭਰਮਿਭੁਲਾਸੈਸਾਰਾ॥ਬਿਨੁਗੁਰਬੰਧਨਟੂਟਹਿਨਾਹੀਗੁਰਮੁਖਿ
ਮੋਖਦੁਆਰਾ॥ਕਰਮਕਰਹਿਗੁਰਸਬਦੁਨਪਛਾਣਹਿਮਰਿਜਨਮਹਿਵਾਰੋਵਾਰਾ॥੨॥
ਹਉਮੈਰਾਜਗੁਪਲਚਿਰਹਿਆਭਾਈਕੋਇਨਕਿਸਹੀਕੇਰਾ॥ਗੁਰਮੁਖਿਮਹਲੁਪਾਇਨਿ
ਗੁਣਗਾਵਨਿਨਿਜਘਰਿਹੋਇਬਸੇਰਾ॥ਐਥੈਬੂਝੈਸੁਆਪੁਪਛਾਣੈਹਰਿਪ੍ਰਭੁਹੈਤਿ
ਸੁਕੇਰਾ॥੩॥ਸਤਿਗੁਰੂਸਦਾਦਇਆਲੁਹੈਭਾਈਵਿਣੁਭਾਗਾਕਿਆਪਾਈਐ॥
ਏਕਨਦਰਿਕਰਿਵੇਖੈਸਭਊਪਰਿਜੇਹਾਭਾਉਤੇਹਾਫਲੁਪਾਈਐ॥ਨਾਨਕਨਾਮੁਵਸੈ
ਮਨਅੰਤਰਿਵਿਚਹੁਆਪੁਗਵਾਈਐ॥੪॥੬॥ਸੋਰਠਿਮਹਲਾ ੩ ਚੌਤੁਕੇ॥
ਸਚੀਭਗਤਿਸਤਿਗੁਰਤੇਹੋਵੈਸਚੀਹਿਰਦੈਬਾਣੀ॥ਸਤਿਗੁਰੁਸੇਵੇਸਦਾਸੁਖੁਪਾ
ਏਹਉਮੈਸਬਦਿਸਮਾਣੀ॥ਬਿਨੁਗੁਰਸਾਚੇਭਗਤਿਨਹੋਵੀਹੋਰਭੂਲੀਫਿਰੈਇਆਣੀ
॥ਮਨਮੁਖਿਫਿਰਹਿਸਦਾਦੁਖੁਪਾਵਹਿਡੂਬਿਮੁਏ ਵਿਣੁਪਾਣੀ॥੧॥ਭਾਈਰੇਸ
ਦਾਰਹਹੁਸਰਣਾਈ॥ਆਪਣੀਨਦਰਿਕਰੇਪਤਿਰਾਖੈਹਰਿਨਾਮੋਦੇਵਡਿਆਈ॥ਰਹਾ
ਉ॥ਪੂਰੇਗੁਰਤੇਆਪੁਪਛਾਤਾਸਬਦਿਸਚੈਵੀਚਾਰਾ॥ਹਿਰਦੈਜਗਜੀਵਨੁਸਦਾਵ
ਸਿਆਤਜਿਕਾਮੁਕ੍ਰੋਧੁਅਹੰਕਾਰਾ॥ਸਦਾਹਜੂਰਿਰਵਿਆਸਭਠਾਈਹਿਰਦੈਨਾਮੁਅ
ਪਾਰਾ॥ਜੁਗਿਜੁਗਿਬਾਣੀਸਬਦਿਪਛਾਣੀਨਾਉਮੀਠਾਮਨਹਿਪਿਆਰਾ॥੨॥
ਸਤਿਗੁਰੁਸੇਵਿਜਿਨਿਨਾਮੁਪਛਾਤਾਸਫਲਜਨਮੁਜਗਿਆਇਆ॥ਹਰਿਰਸੁਚ
ਖਿਸਦਾਮਨੁਤ੍ਰਿਪਤਿਆਗੁਣਗਾਵੈਗੁਣੀਅਘਾਇਆ॥ਕਮਲੁਪ੍ਰਗਾਸਿਸਦਾ
ਰੰਗਿਰਾਤਾਅਨਹਦਸਬਦੁਵਜਾਇਆ॥ਤਨੁਮਨੁਨਿਰਮਲੁਨਿਰਮਲਬਾਣੀਸਚੇ

ਸਚਿਸਮਾਇਆ॥੩॥ਰਾਮਨਾਮਕੀਗਤਿਕੋਇਨਬੂਝੈਗੁਰਮਤਿਰਿਦੈਸਮਾਈ॥
ਗੁਰਮੁਖਿਹੋਵੈਸੁਮਗੁਪਛਾਣੈਹਰਿਰਸਿਰਸਨਰਸਾਈ॥ਜਪੁਤਪੁਸੰਜਮੁਸਭੁਗੁਰਤੇ
ਹੋਵੈਹਿਰਦੈਨਾਮੁਵਸਾਈ॥ਨਾਨਕਨਾਮੁਸਮਾਲਹਿਸੇਜਨਸੋਹਨਿਦਰਿਸਾਚੈਪਤਿਪਾ
ਈ॥੪॥੫॥ਸੋਰਠਿਮਃ੩ ਦੁਤੁਕੇ॥ ॥ਸਤਿਗੁਰਿਮਿਲਿਐਉਲਟੀਭ
ਈਭਾਈਜੀਵਤਮਰੈਤਾਬੂਝਪਾਇ॥ਸੋਗੁਰੂਸੋਸਿਖੁਹੈਭਾਈਜਿਸੁਜੋਤੀਜੋਤਿਮਿ
ਲਾਇ॥੧॥ਮਨਰੇਹਰਿਹਰਿਸੇਤੀਲਿਵਲਾਇ॥ਮਨਹਰਿਜਪਿਮੀਠਾਲਾਗੈਭਾ
ਈਗੁਰਮੁਖਿਪਾਏਹਰਿਥਾਇ॥ਰਹਾਉ॥ਬਿਨੁਗੁਰਪ੍ਰੀਤਿਨਊਪਜੈਭਾਈਮਨਮੁਖਿ
ਦੂਜੈਭਾਇ॥ਤੁਹਕੁਟਹਿਮਨਮੁਖਕਰਮਕਰਹਿਭਾਈਪਲੈਕਿਛੂਨਪਾਇ॥੨॥ਗੁਰ
ਮਿਲਿਐਨਾਮੁਮਨਿਰਵਿਆਭਾਈਸਾਚੀਪ੍ਰੀਤਿਪਿਆਰਿ॥ਸਦਾਹਰਿਕੇਗੁਣਰਵੈ
ਭਾਈਗੁਰਕੈਹੇਤਿਅਪਾਰਿ॥੩॥ਆਇਆਸੋਪਰਵਾਣੁਹੈਭਾਈਜਿਗੁਰਸੇਵਾਚਿਤੁ
ਲਾਇ॥ਨਾਨਕਨਾਮੁਹਰਿਪਾਈਐਭਾਈਗੁਰਸਬਦੀਮੇਲਾਇ॥੪॥੬॥ਸੋਰਠਿ
ਮਹਲਾ੩ ਘਰੁ੧ ॥ਤਿਹੀਗੁਣੀਤ੍ਰਿਭਵਣੁਵਿਆਪਿਆਭਾਈਗੁਰ
ਮੁਖਿਬੂਝਬੁਝਾਇ॥ਰਾਮਨਾਮਿਲਗਿਛੂਟੀਐਭਾਈਪੂਛਹੁਗਿਆਨੀਆਜਾਇ
॥੧॥ਮਨਰੇਤ੍ਰੈਗੁਣਛੋਡਿਚਉਥੈਚਿਤੁਲਾਇ॥ਹਰਿਜੀਉਤੇਰੈਮਨਿਵਸੈਭਾਈਸ
ਦਾਹਰਿਕੇਗੁਣਗਾਇ॥ਰਹਾਉ॥ਨਾਮੈਤੇਸਭਿਊਪਜੇਭਾਈਨਾਇਵਿਸਰਿਐਮਰਿ
ਜਾਇ॥ਅਗਿਆਨੀਜਗਤੁਅੰਧੁਹੈਭਾਈਸੂਤੇਗਏਮੁਹਾਇ॥੨॥ਗੁਰਮੁਖਿਜਾ
ਗੇਉਬਰੇਭਾਈਭਵਜਲੁਪਾਰਿਉਤਾਰਿ॥ਜਗਮਹਿਲਾਹਾਹਰਿਨਾਮੁਹੈਭਾਈਹਿ
ਰਦੈਰਖਿਆਉਰਧਾਰਿ॥੩॥ਗੁਰਸਰਣਾਈਉਬਰੇਭਾਈਰਾਮਨਾਮਿਲਿਵਲਾਇ
॥ਨਾਨਕਨਾਉਬੇੜਾਨਾਉਤੁਲਹੜਾਭਾਈਜਿਤੁਲਗਿਪਾਰਿਜਨਪਾਇ॥੪॥੭॥
ਸੋਰਠਿਮਹਲਾ੩ ਘਰੁ੧ ॥ਸਤਿਗੁਰੁਸੁਖਸਾਗਰੁਜਗਅੰਤਰਿਹੋਰ
ਥੈਸੁਖੁਨਾਹੀ॥ਹਉਮੈਜਗਤੁਦੁਖਿਰੋਗਿਵਿਆਪਿਆਮਰਿਜਨਮੈਰੋਵੈਧਾਹੀ
॥੧॥ਪ੍ਰਾਣੀਸਤਿਗੁਰੁਸੇਵਿਸੁਖੁਪਾਇ॥ਸਤਿਗੁਰੁਸੇਵਹਿਤਾਸੁਖੁਪਾਵਹਿਨਾਹਿਤ
ਜਾਹਿਗਾਜਨਮੁਗਵਾਇ॥ਰਹਾਉ॥ਤ੍ਰੈਗੁਣਧਾਤੁਬਹੁਕਰਮਕਮਾਵਹਿਹਰਿਰ

ਸਾਦੁਨਆਇਆ॥ਸੰਧਿਆਤਰਪਣੁਕਰਹਿਗਾਇਤ੍ਰੀਬਿਨੁਬੂਝੇਦੁਖੁਪਾਇਆ ੩੦੬
॥੩॥ਸਤਿਗੁਰੁਸੇਵੇਸੋਵਡਭਾਗੀਜਿਸਨੋਆਪਿਮਿਲਾਏ॥ਹਰਿਰਸੁਪੀਜਨਸਦ
ਾਤ੍ਰਿਪਤਾਸੇਵਿਚਹੁਆਪੁਗਵਾਏ॥੪॥ਇਹੁਜਗੁਅੰਧਾਸਭੁਅੰਧੁਕਮਾਵੈਬਿਨੁਗੁ
ਰਮਗੁਨਪਾਏ॥ਨਾਨਕਸਤਿਗੁਰੁਮਿਲੈਤਅਖੀਵੇਖੈਘਰੈਅੰਦਰਿਸਚੁਪਾਏ॥੫॥
॥ਸੋਰਠਿਮਹਲਾ੩ ॥ਬਿਨੁਸਤਿਗੁਰਸੇਵੇਬਹੁਤਾਦੁਖੁਲਾਗਾਜੁਗਚਾ
ਰੇਭਰਮਾਈ॥ਹਮਦੀਨਤੁਮਜੁਗੁਜੁਗੁਦਾਤੇਸਬਦੇਦੇਹਿਬੁਝਾਈ॥੧॥ਹਰਿਜੀ
ਕ੍ਰਿਪਾਕਰਹੁਤੁਮਪਿਆਰੇ॥ਸਤਿਗੁਰੁਦਾਤਾਮੇਲਿਮਿਲਾਵਹੁਹਰਿਨਾਮੁਦੇਵਹੁ
ਆਧਾਰੇ॥ਰਹਾਉ॥ਮਨਸਾਮਾਰਿਦੁਬਿਧਾਸਹਜਿਸਮਾਣੀਪਾਇਆਨਾਮੁਅਪਾ
ਰਾ॥ਹਰਿਰਸੁਚਾਖਿਮਨੁਨਿਰਮਲੁਹੋਆਕਿਲਬਿਖਕਾਟਣਹਾਰਾ॥੨॥ਸਬ
ਦਿਮਰਹੁਫਿਰਿਜੀਵਹੁਸਦਹੀਤਾਫਿਰਿਮਰਣੁਨਹੋਈ॥ਅੰਮ੍ਰਿਤੁਨਾਮੁਸਦਾ
ਮਨਿਮੀਠਾਸਬਦੇਪਾਵੈਕੋਈ॥੩॥ਦਾਤੈਦਾਤਿਰਖੀਹਥਿਅਪਣੈਜਿਸੁਭਾਵੈ
ਤਿਸੁਦੇਈ॥ਨਾਨਕਨਾਮਿਰਤੇਸੁਖੁਪਾਇਆਦਰਗਹਜਾਪਹਿਸੇਈ॥੪॥੧੧॥
॥ਸੋਰਠਿਮਹਲਾ੩ ॥ਸਤਿਗੁਰਸੇਵੇਤਾਸਹਜਧੁਨਿਉਪਜੈਗਤਿਮਤਿਤ
ਦਹੀਪਾਏ॥ਹਰਿਕਾਨਾਮੁਸਚਾਮਨਿਵਸਿਆਨਾਮੇਨਾਮਿਸਮਾਏ॥੧॥ਬਿਨੁਸਤਿ
ਗੁਰਸਭੁਜਗੁਬਉਰਾਨਾ॥ਮਨਮੁਖਿਅੰਧਾਸਬਦੁਨਜਾਣੈਝੂਠੈਭਰਮਿਭੁਲਾਨਾ
॥ਰਹਾਉ॥ਤ੍ਰੈਗੁਣਮਾਇਆਭਰਮਿਭੁਲਾਇਆਹਉਮੈਬੰਧਨਕਮਾਏ॥ਜੰ
ਮਣੁਮਰਣੁਸਿਰਊਪਰਿਊਭਉਗਰਭਜੋਨਿਦੁਖੁਪਾਏ॥੨॥ਤ੍ਰੈਗੁਣਵਰਤ
ਹਿਸਗਲਸੰਸਾਰਾਹਉਮੈਵਿਚਿਪਤਿਖੋਈ॥ਗੁਰਮੁਖਿਹੋਵੈਚਉਥਾਪਦੁਚੀਨੈ
ਰਾਮਨਾਮਿਸੁਖੁਹੋਈ॥੩॥ਤ੍ਰੈਗੁਣਸਭਿਤੇਰੇਤੂਆਪੇਕਰਤਾਜੋਤੂਕਰਹਿਸੁਹੋਈ॥
ਨਾਨਕਰਾਮਨਾਮਿਨਿਸਤਾਰਾਸਬਦੇਹਉਮੈਖੋਈ॥੪॥੧੨॥

ਸੋਰਠਿਮਹਲਾ੪ ਘਰੁ੧ ੴ ਸਤਿਗੁਰਪ੍ਰਸਾਦਿ॥
ਆਪੇਆਪਿਵਰਤਦਾਪਿਆਰਾਆਪੇਆਪਿਅਪਾਹੁ॥ਵਣਜਾਰਾਜਗੁਆਪਿਹੈਪਿ
ਆਰਾਆਪੇਸਾਚਾਸਾਹੁ॥ਆਪੇਵਣਜੁਵਾਪਾਰੀਆਪਿਆਰਾਆਪੇਸਚੁਵੇਸਾਹੁ
॥੧॥ਜਪਿਮਨਹਰਿਹਰਿਨਾਮੁਸਲਾਹ॥ਗੁਰਕਿਰਪਾਤੇਪਾਈਐਪਿਆਰਾਅੰਮ੍ਰਿਤੁ
ਅਗਮਅਥਾਹ॥ਰਹਾਉ॥ਆਪੇਸੁਣਿਸਭਵੇਖਦਾਪਿਆਰਾਮੁਖਿਬੋਲੇਆਪਿਮੁ
ਹਾਹੁ॥ਆਪੇਉਝੜਿਪਾਇਦਾਪਿਆਰਾਆਪਿਵਿਖਾਲੇਰਾਹੁ॥ਆਪੇਹੀਸਭੁਆਪਿਹੈ
ਪਿਆਰਾਆਪੇਵੇਪਰਵਾਹੁ॥੨॥ਆਪੇਆਪਿਉਪਾਇਦਾਪਿਆਰਾਸਿਰਿਆਪੇ
ਧੰਧੜੈਲਾਹੁ॥ਆਪਿਕਰਾਇਸਾਖਤੀਪਿਆਰਾਆਪਿਮਾਰੇਮਰਿਜਾਹੁ॥ਆਪੇਪਤਣੁਪਾ
ਤਣੀਪਿਆਰਾਆਪੇਪਾਰਿਲੰਘਾਹੁ॥੩॥ਆਪੇਸਾਗਰੁਬੋਹਿਥਾਪਿਆਰਾਗੁਰੁਖੇਵ
ਟੁਆਪਿਚਲਾਹੁ॥ਆਪੇਹੀਚੜਿਲੰਘਦਾਪਿਆਰਾਕਰਿਚੋਜਵੇਖੈਪਾਤਿਸਾਹੁ
ਆਪੇਆਪਿਦਇਆਲੁਹੈਪਿਆਰਾਜਨਨਾਨਕਬਖਸਿਮਿਲਾਹੁ॥੪॥੧॥ਸੋਰਠਿ
ਮਹਲਾ ਚਉਥਾ ੪ ॥ਆਪੇਅੰਡਜਜੇਰਜਸੇਤਜਉਤਭੁਜਾਆਪੇਖੰਡ
ਆਪੇਸਭਲੋਇ॥ਆਪੇਸੂਤੁਆਪੇਬਹੁਮਣੀਆਕਰਿਸਕਤੀਜਗਤੁਪਰੋਇ॥
ਆਪੇਹੀਸੂਤਧਾਰੁਹੈਪਿਆਰਾਸੂਤੁਖਿੰਚੇਢਹਿਢੇਰੀਹੋਇ॥੧॥ਮੇਰੇਮਨਮੈਹਰਿਬਿ
ਨੁਅਵਰੁਨਕੋਇ॥ਸਤਿਗੁਰਵਿਚਿਨਾਮੁਨਿਧਾਨੁਹੈਪਿਆਰਾਕਰਿਦਇਆਅੰਮ੍ਰਿ
ਤੁਮੁਖਿਚੋਇ॥ਰਹਾਉ॥ਆਪੇਜਲਥਲਿਸਭਤੁਹੈਪਿਆਰਾਪ੍ਰਭੁਆਪੇਕਰੇਸੁਹੋ
ਇ॥ਸਭਨਾਰਿਜਕੁਸਮਾਹਦਾਪਿਆਰਾਦੂਜਾਅਵਰੁਨਕੋਇ॥ਆਪੇਖੇਲਖਿਲਾਇ
ਦਾਪਿਆਰਾਆਪੇਕਰੇਸੁਹੋਇ॥੨॥ਆਪੇਹੀਆਪਿਨਿਰਮਲਾਪਿਆਰਾਆਪੇਨਿ
ਰਮਲਸੋਇ॥ਆਪੇਕੀਮਤਿਪਾਇਦਾਪਿਆਰਾਆਪੇਕਰੇਸੁਹੋਇ॥ਆਪੇਅਲਖੁਨ
ਲਖੀਐਪਿਆਰਾਆਪਿਲਖਾਵੈਸੋਇ॥੩॥ਆਪੇਗਹਿਰਗੰਭੀਰੁਹੈਪਿਆਰਾਤਿ
ਸੁਜੇਵਡੁਅਵਰੁਨਕੋਇ॥ਸਭਿਘਟਆਪੇਭੋਗਵੈਪਿਆਰਾਵਿਚਿਨਾਰੀਪੁਰਖ
ਸਭੁਸੋਇ॥ਨਾਨਕਗੁਪਤੁਵਰਤਦਾਪਿਆਰਾਗੁਰਮੁਖਿਪਰਗਟੁਹੋਇ॥੪॥੨॥
ਸੋਰਠਿਮਹਲਾ੪ ॥ਆਪੇਹੀਸਭੁਆਪਿਹੈਪਿਆਰਾਆਪੇਥਾਪਿਉਥਾਪੈ॥ਆਪੇ

ਖਿਵਿਗਸਦਾਪਿਆਰਾਕਰਿਚੋਜਵੇਖੈਪ੍ਰਭੁਆਪੈ॥ਆਪੇਵਣਿਤਿਣਿਸਭਤੁਹੈਪਿਆ
ਰਾਆਪੇਗੁਰਮੁਖਿਜਾਪੈ॥੧॥ਜਪਿਮਨਹਰਿਹਰਿਨਾਮਰਸਿਧ੍ਰਾਪੈ॥ਅੰਮ੍ਰਿਤਨਾਮਮਹਾਰਸੁ
ਮੀਠਾਗੁਰਸਬਦੀਚਖਿਜਾਪੈ॥ਰਹਾਉ॥ਆਪੇਤੀਰਥੁਤੁਲਹੜਾਪਿਆਰਾਆਪਤਰੈ
ਪ੍ਰਭੁਆਪੈ॥ਆਪੇਜਾਲੁਵਤਾਇਦਾਪਿਆਰਾਸਭੁਜਗਮਛੁਲੀਹਰਿਆਪੈ॥ਆਪਿ
ਅਭੁਲੁਨਭੁਲਈਪਿਆਰਾਅਵਰੁਨਦੂਜਾਜਾਪੈ॥੨॥ਆਪੇਸਿੰਙੀਨਾਦੁਹੈਪਿਆਰ
ਧੁਨਿਆਪਿਵਜਾਏਆਪੈ॥ਆਪੇਜੋਗੀਪੁਰਖੁਹੈਪਿਆਰਾਆਪੇਹੀਤਪੁਤਾਪੈ॥ਆ
ਪੇਸਤਿਗੁਰੁਆਪਿਹੈਚੇਲਾਉਪਦੇਸੁਕਰੈਪ੍ਰਭੁਆਪੈ॥੩॥ਆਪੇਨਾਉਜਪਾਇਦਾਪਿ
ਆਰਾਆਪੇਹੀਜਪੁਜਾਪੈ॥ਆਪੇਅੰਮ੍ਰਿਤੁਆਪਿਹੈਪਿਆਰਾਆਪੇਹੀਰਸੁਆਪੈ॥
ਆਪੇਆਪਿਸਲਾਹਦਾਪਿਆਰਾਜਨਨਾਨਕਹਰਿਰਸਿਧ੍ਰਾਪੈ॥੪॥੩॥ਸੋਰਠਿਮਹ
ਲਾ੪ ॥ਆਪੇਕੰਡਾਆਪਿਤਰਾਜੀਪ੍ਰਭਿਆਪੇਤੋਲਿਤੋਲਾਇਆ॥ਆਪੇਸਾ
ਹੁਆਪੇਵਣਜਾਰਾਆਪੇਵਣਜੁਕਰਾਇਆ॥ਆਪੇਧਰਤੀਸਾਜੀਅਨੁਪਿਆਰੈਪਿਛੈ
ਟੰਕੁਚੜਾਇਆ॥੧॥ਮੇਰੇਮਨਹਰਿਹਰਿਧਿਆਇਸੁਖੁਪਾਇਆ॥ਹਰਿਹਰਿਨਾਮੁਨਿ
ਧਾਨੁਹੈਪਿਆਰਾਗੁਰਿਪੂਰੈਮੀਠਾਲਾਇਆ॥ਰਹਾਉ॥ਆਪੇਧਰਤੀਆਪਿਜਲੁਪਿ
ਆਰਾਆਪੇਕਰੇਕਰਾਇਆ॥ਆਪੇਹੁਕਮਿਵਰਤਦਾਪਿਆਰਾਜਲੁਮਾਟੀਬੰਧਿਰ
ਖਾਇਆ॥ਆਪੇਹੀਭਉਪਾਇਦਾਪਿਆਰਾਬੰਨਿਬਕਰੀਸੀਹੁਹਢਾਇਆ॥੨॥ਆ
ਪੇਕਾਸਟਆਪਿਹਰਿਪਿਆਰਾਵਿਚਿਕਾਸਟਅਗਨਿਰਖਾਇਆ॥ਆਪੇਹੀਆਪਿਵ
ਰਤਦਾਪਿਆਰਾਭੈਅਗਨਿਨਸਕੈਜਲਾਇਆ॥ਆਪੇਮਾਰਿਜੀਵਾਇਦਾਪਿਆਰਾਸਾ
ਹਲੈਦੇਸਭਿਲਵਾਇਆ॥੩॥ਆਪੇਤਾਣੁਦੀਬਾਣੁਹੈਪਿਆਰਾਆਪੇਕਾਰੈਲਾਇਆ
॥ਜਿਉਆਪਿਚਲਾਏਤਿਉਚਲੀਐਪਿਆਰੇਜਿਉਹਰਿਪ੍ਰਭਮੇਰੇਭਾਇਆ॥ਆਪੇ
ਜੰਤੀਜੰਤੁਹੈਪਿਆਰਾਜਨਨਾਨਕਵਜਹਿਵਜਾਇਆ॥੪॥੪॥ਸੋਰਠਿਮਹਲਾ੪
॥ਆਪੇਸ੍ਰਿਸਟਿਉਪਾਇਦਾਪਿਆਰਾਕਰਿਸੂਰਜੁਚੰਦੁਚਾਨਾਣੁ॥ਆਪਿਨਿਤਾ
ਣਿਆਤਾਣੁਹੈਪਿਆਰਾਆਪਿਨਿਮਾਣਿਆਮਾਣੁ॥ਆਪਿਦਇਆਕਰਿਰਖਦਾਪਿ
ਆਰਾਆਪੇਸੁਘੜੁਸੁਜਾਣੁ॥੧॥ਮੇਰੇਮਨਜਪਿਰਾਮਨਾਮੁਨੀਸਾਣੁ॥ਸਤਸੰਗਤਿ

ਅਨਿਧਿਆਇਤੂਹਰਿਹਰਿਬਹੁੜਿਨਆਵਣਜਾਣੁ॥ਰਹਾਉ॥ਆਪੇਹੀਗੁਰਵ
ਰਤਦਾਪਿਆਰਾਆਪੇਹੀਪਰਵਾਣੁ॥ਆਪੇਬਖਸਕਰਾਇਦਾਪਿਆਰਾਆਪੇਸਚੁ
ਨੀਸਾਣੁ॥ਆਪੇਹੁਕਮਿਵਰਤਦਾਪਿਆਰਾਆਪੇਹੀਫੁਰਮਾਣੁ॥੨॥ਆਪੇਭਗਤਿਭੰ
ਡਾਰੁਹੈਪਿਆਰਾਆਪੇਦੇਵੈਦਾਣੁ॥ਆਪੇਸੇਵਕਰਾਇਦਾਪਿਆਰਾਆਪਿਦਿਵਾਵੈ
ਮਾਣੁ॥ਆਪੇਤਾੜੀਲਾਇਦਾਪਿਆਰਾਆਪੇਗੁਣੀਨਿਧਾਨੁ॥੩॥ਆਪੇਵਡਾਆ
ਪਿਹੈਪਿਆਰਾਆਪੇਹੀਪਰਧਾਣੁ॥ਆਪੇਕੀਮਤਿਪਾਇਦਾਪਿਆਰਾਆਪੇਤੁਲੁ
ਪਰਵਾਣੁ॥ਆਪੇਅਤੁਲੁਤੁਲਾਇਦਾਪਿਆਰਾਜਨਨਾਨਕਸਦਕੁਰਬਾਣੁ॥੪॥
੫॥ਸੋਰਠਿਮਹਲਾ੪ ॥ਆਪੇਸੇਵਾਲਾਇਦਾਪਿਆਰਾਆਪੇਭਗਤਿਉਮਾ
ਹਾ॥ਆਪੇਗੁਣਗਾਵਾਇਦਾਪਿਆਰਾਆਪੇਸਬਦਿਸਮਾਹਾ॥ਆਪੇਲੇਖਣਿਆ
ਪਿਲਿਖਾਰੀਆਪੇਲੇਖੁਲਿਖਾਹਾ॥੧॥ਮੇਰੇਮਨਜਪਿਰਾਮਨਾਮੁਓਮਾਹਾ॥ਅਨਦਿ
ਨੁਅਨਦੁਹੋਵੈਵਡਭਾਗੀਲੈਗੁਰਿਪੂਰੈਹਰਿਲਾਹਾ॥ਰਹਾਉ॥ਆਪੇਗੋਪੀਕਾਨੁਹੈ
ਪਿਆਰਾਬਨਿਆਪੇਗਊਚਰਾਹਾ॥ਆਪੇਸਾਵਲਸੁੰਦਰਾਪਿਆਰਾਆਪੇਵੰਸੁਵਜਾ
ਹਾ॥ਕੁਵਲੀਆਪੀੜੁਆਪਿਮਰਾਇਦਾਪਿਆਰਾਕਰਿਬਾਲਕਰੂਪਿਪਚਾਹਾ॥੨
॥ਆਪਿਅਖਾੜਾਪਾਇਦਾਪਿਆਰਾਕਰਿਵੇਖੈਆਪਿਚੋਜਾਹਾ॥ਕਰਿਬਾਲਕਰੂਪਉ
ਪਾਇਦਾਪਿਆਰਾਚੰਡੂਰੁਕੰਸੁਕੇਸੁਮਾਰਾਹਾ॥ਆਪੇਹੀਬਲੁਆਪਿਹੈਪਿਆਰਾਬਲੁ
ਭੰਨੈਮੂਰਖਮੁਗਧਾਹਾ॥੩॥ਸਭੁਆਪੇਜਗਤੁਉਪਾਇਦਾਪਿਆਰਾਵਸਿਆਪੇਜੁ
ਗਤਿਹਥਾਹਾ॥ਗਲਿਜੇਵੜੀਆਪੇਪਾਇਦਾਪਿਆਰਾਜਿਉਪ੍ਰਭੁਖਿੰਚੈਤਿਉਜਾ
ਹਾ॥ਜੋਗਰਬੈਸੋਪਚਸੀਪਿਆਰੇਜਪਿਨਾਨਕਭਗਤਿਸਮਾਹਾ॥੪॥੬॥ਸੋਰਠਿਮ
ਹਲਾ੪ ਦੁਤੁਕੇ॥ ॥ਅਨਿਕਜਨਮਵਿਛੁੜੇਦੁਖੁਪਾਇਆਮਨਮੁਖਿਕਰਮਕ
ਰੈਅਹੰਕਾਰੀ॥ਸਾਧੂਪਰਸਤਹੀਪ੍ਰਭੁਪਾਇਆਗੋਬਿਦਸਰਣਿਤੁਮਾਰੀ॥੧॥ਗੋਬਿ
ਦਪ੍ਰੀਤਿਲਗੀਅਤਿਪਿਆਰੀ॥ਜਬਸਤਸੰਗਭਏਸਾਧੂਜਨਹਿਰਦੈਮਿਲਿਆਸਾਂ
ਤਿਮੁਰਾਰੀ॥ਰਹਾਉ॥ਤੂਹਿਰਦੈਗੁਪਤੁਵਸਹਿਦਿਨੁਰਾਤੀਤੇਰਾਭਾਉਨਬੁਝਹਿਗਵਾ
ਰੀ॥ਸਤਿਗੁਰੁਪੁਰਖੁਮਿਲਿਆਪ੍ਰਭੁਪ੍ਰਗਟਿਆਗੁਣਗਾਵੈਗੁਣਵੀਚਾਰੀ॥੨॥

ਗੁਰਮੁਖਿਪ੍ਰਗਾਸੁਭਇਆਸਾਤਿਆਈਦੁਰਮਤਿਬੁਧਿਨਿਵਾਰੀ॥ਆਤਮਬ੍ਰਹਮੁਚੀ ੩੦੮
ਨਿਸੁਖੁਪਾਇਆਸਤਸੰਗਤਿਪੁਰਖਤੁਮਾਰੀ॥੩॥ਪੁਰਖੈਪੁਰਖੁਮਿਲਿਆਗੁਰੁਪਾਇਆ
ਜਿਨਕਉਕਿਰਪਾਭਈਤੁਮਾਰੀ॥ਨਾਨਕਅਤੁਲੁਸਹਜਸੁਖੁਪਾਇਆਅਨਦਿਨੁਜਾ
ਗਤੁਰਹੈਬਨਵਾਰੀ॥੪॥੭॥ਸੋਰਠਿਮਹਲਾ੪ ॥ਹਰਿਸਿਉਪ੍ਰੀਤਿਅੰਤਰੁਮ
ਨੁਬੇਧਿਆਹਰਿਬਿਨੁਰਹਣੁਨਜਾਈ॥ਜਿਉਮਛੁਲੀਬਿਨੁਨੀਰੈਬਿਨਸੈਤਿਉਨਾਮੈ
ਬਿਨੁਮਰਿਜਾਈ॥੧॥ਮੇਰੇਪ੍ਰਭਕਿਰਪਾਜਲੁਦੇਵਹੁਹਰਿਨਾਈ॥ਹਉਅੰਤਰਿਨਾਮੁਮੰ
ਗਾਦਿਨਰਾਤੀਨਾਮੇਹੀਸਾਂਤਿਪਾਈ॥ਰਹਾਉ॥ਜਿਉਚਾਤ੍ਰਿਕੁਜਲਬਿਨੁਬਿਲਲਾ
ਵੈਬਿਨੁਜਲਪਿਆਸਨਜਾਈ॥ਗੁਰਮੁਖਿਜਲੁਪਾਵੈਸੁਖਸਹਜੇਹਰਿਆਭਾਇ
ਸੁਭਾਈ॥੨॥ਮਨਮੁਖਭੂਖੇਦਹਦਿਸਡੋਲਹਿਬਿਨੁਨਾਵੈਦੁਖੁਪਾਈ॥ਜਨਮਿਮਰੈ
ਫਿਰਿਜੋਨੀਆਵੈਦਰਗਹਿਮਿਲੈਸਜਾਈ॥੩॥ਕ੍ਰਿਪਾਕਰਹਿਤਾਹਰਿਗੁਣਗਾਵਹਹ
ਰਿਰਸੁਅੰਤਰਿਪਾਈ॥ਨਾਨਕਦੀਨਦਇਆਲਭਏਹੈਤ੍ਰਿਸਨਾਸਬਦਿਬੁਝਾਈ॥
੪॥੮॥ਸੋਰਠਿਮਹਲਾ੪ ਪੰਚਪਦਾ॥ ॥ਅਚਰੁਚਰੈਤਾਸਿਧਿਹੋਈਸਿ
ਧੀਤੇਬੁਧਿਪਾਈ॥ਪ੍ਰੇਮਕੇਸਰਲਾਗੇਤਨਭੀਤਰਿਤਾਭ੍ਰਮੁਕਾਟਿਆਜਾਈ॥੧॥ਮੇ
ਰੇਗੋਬਿਦਅਪੁਨੇਜਨਕਉਦੇਹਿਵਡਿਆਈ॥ਗੁਰਮਤਿਰਾਮਨਾਮੁਪਰਗਾਸਹੁਸਦ
ਰਹਹੁਸਰਣਾਈ॥ਰਹਾਉ॥ਇਹੁਸੰਸਾਰੁਸਭੁਆਵਣਜਾਣਾਮਨਮੂਰਖਚੇਤਿਅਜ
ਣਾ॥ਹਰਿਜੀਉਕ੍ਰਿਪਾਕਰਹੁਗੁਰੁਮੇਲਹੁਤਾਹਰਿਨਾਮਿਸਮਾਣਾ॥੨॥ਜਿਸਕੀਵਥ
ਸੋਈਪ੍ਰਭੁਜਾਣੈਜਿਸਨੋਦੇਇਸੁਪਾਏ॥ਵਸਤੁਅਨੂਪਅਤਿਅਗਮਅਗੋਚਰਗੁ
ਰੁਪੂਰਾਅਲਖੁਲਖਾਏ॥੩॥ਜਿਨਿਇਹਚਾਖੀਸੋਈਜਾਣੈਗੂੰਗੇਕੀਮਿਠਿਆਈ॥
ਰਤਨੁਲੁਕਾਇਆਲੂਕੈਨਾਹੀਜੇਕੋਰਖੈਲੁਕਾਈ॥੪॥ਸਭੁਕਿਛੁਤੇਰਾਤੂਅੰਤਰਜਾ
ਮੀਤੂਸਭਨਾਕਾਪ੍ਰਭੁਸੋਈ॥ਜਿਸਨੋਦਾਤਿਕਰਹਿਸੋਪਾਏਜਨਨਾਨਕਅਵਰੁਨਕੋਈ
॥੫॥੯॥

ਸੋਰਠਿਮਹਲਾ੫ ਘਰੁ੧ ਤਿਤੁਕੇ॥ ੧ਓ ਸਤਿਗੁਰਪ੍ਰਸਾਦਿ॥
ਕਿਸੁਹਉਜਾਚੀਕਿਸੁਆਰਾਧੀਜਾਸਭੁਕੋਕੀਤਾਹੋਸੀ॥ਜੋਜੋਦੀਸੈਵਡਾਵਡੇਰੋਸੋ
ਖਾਕੂਰਲਸੀ॥ਨਿਰਭਉਨਿਰੰਕਾਰੁਭਵਖੰਡਨੁਸਭਿਸੁਖਨਵਨਿਧਿਦੇਸੀ॥੧॥ਹ
ਰਿਜੀਉਤੇਰੀਦਾਤੀਰਾਜਾ॥ਮਾਣਸੁਬਪੁੜਾਕਿਆਸਾਲਾਹੀਕਿਆਤਿਸਕਾਮੁਹਤਾ
ਜਾ॥ਰਹਾਉ॥ਜਿਨਿਹਰਿਧਿਆਇਆਸਭੁਕਿਛੁਤਿਸਕਾਤਿਸਕੀਭੂਖਗਵਾਈ
ਐਸਾਧਨੁਦੀਆਸੁਖਦਾਤੈਨਿਖੁਟਿਨਕਬਹੀਜਾਈ॥ਅਨਦੁਭਇਆਸੁਖਸਹਿ
ਸਮਾਣੇਸਤਿਗੁਰਿਮੇਲਿਮਿਲਾਈ॥੨॥ਮਨਨਾਮੁਜਪਿਨਾਮੁਆਰਾਧਿਅਨਦਿ
ਨਾਮੁਵਖਾਣੀ॥ਉਪਦੇਸੁਸੁਣਿਸਾਧਸੰਤਨਕਾਸਭਚੂਕੀਕਾਣਿਜਮਾਣੀ॥ਜਿਨ
ਕਉਕ੍ਰਿਪਾਲੁਹੋਆਪ੍ਰਭੁਮੇਰਾਸੇਲਾਗੇਗੁਰਕੀਬਾਣੀ॥੩॥ਕੀਮਤਿਕਉਣੁਕਰੈਪ੍ਰ
ਭਤੇਰੀਤੂਸਰਬਜੀਆਦਇਆਲਾ॥ਸਭੁਕਿਛੁਕੀਤਾਤੇਰਾਵਰਤੈਕਿਆਹਮਬਾ
ਲਗੁਪਾਲਾ॥ਰਾਖਿਲੇਹੁਨਾਨਕੁਜਨੁਤੁਮਰਾਜਿਉਪਿਤਾਪੂਤਕਿਰਪਾਲਾ॥੪॥੧॥
ਸੋਰਠਿਮਹਲਾ੫ ਘਰੁ੧ ਚੌਤੁਕੇ॥ ॥ਗੁਰਗੋਵਿੰਦੁਸਲਾਹੀਐਭਾਈਮ
ਨਿਤਨਿਹਿਰਦੈਧਾਰ॥ਸਾਚਾਸਾਹਿਬੁਮਨਿਵਸੈਭਾਈਏਹਾਕਰਣੀਸਾਰ॥ਜਿਤੁਤਨਿ
ਨਾਮੁਨਊਪਜੈਭਾਈਸੇਤਨਹੋਇਛਾਰ॥ਸਾਧਸੰਗਤਿਕਉਵਾਰਿਆਭਾਈਜਿਨਏ
ਕੰਕਾਰਅਧਾਰ॥੧॥ਸੋਈਸਚੁਅਰਾਧਣਾਭਾਈਜਿਸਤੇਸਭੁਕਿਛੁਹੋਇ॥ਗੁਰਿਪੂ
ਰੈਜਾਣਾਇਆਭਾਈਤਿਸੁਬਿਨੁਅਵਰੁਨਕੋਇ॥ਰਹਾਉ॥ਨਾਮਵਿਹੂਣੇਪਚਿਮੁ
ਏਭਾਈਗਣਤਨਜਾਇਗਣੀ॥ਵਿਣੁਸਚਸੋਚਨਪਾਈਐਭਾਈਸਾਚਾਅਗਮਧ
ਣੀ॥ਆਵਣਜਾਣੁਨਚੁਕਈਭਾਈਝੂਠੀਦੁਨੀਮਣੀ॥ਗੁਰਮੁਖਿਕੋਟਿਉਧਾਰਦਾ
ਭਾਈਦੇਨਾਵੈਏਕਕਣੀ॥੨॥ਸਿੰਮ੍ਰਿਤਿਸਾਸਤਸੋਧਿਆਭਾਈਵਿਣੁਸਤਿਗੁਰਭਰ
ਮੁਨਜਾਇ॥ਅਨਿਕਕਰਮਕਰਿਥਾਕਿਆਭਾਈਫਿਰਿਫਿਰਿਬੰਧਨਪਾਇ॥ਚਾਰੇ
ਕੁੰਡਾਸੋਧੀਆਭਾਈਵਿਣੁਸਤਿਗੁਰਨਾਹੀਜਾਇ॥ਵਡਭਾਗੀਗੁਰੁਪਾਇਆਭਾਈ
ਹਰਿਹਰਿਨਾਮੁਧਿਆਇ॥੩॥ਸਚੁਸਦਾਹੈਨਿਰਮਲਾਭਾਈਨਿਰਮਲਸਾਚੇਸੋਇ॥
ਨਦਰਿਕਰੇਜਿਸੁਆਪਣੀਭਾਈਤਿਸੁਪਰਾਪਤਿਹੋਇ॥ਕੋਟਿਮਧੇਜਨੁਪਾਈਐਭ

ਈਵਿਰਲਾਕੋਈਕੋਇ॥ਨਾਨਕਰਤਾਸਚਿਨਾਮਿਭਾਈਸੁਣਿਮਨੁਤਨੁਨਿਰਮਲੁਹੋਇ
॥੪॥੨॥ਸੋਰਠਿਮਹਲਾ੫ ਦੁਤੁਕੇ॥ ॥ਜਉਲਉਭਾਉਅਭਾਉਇਹੁਮਾ
ਨੈਤਉਲਉਮਿਲਣੁਦੂਰਾਈ॥ਆਨਆਪਨਾਕਰਤਬੀਚਾਰਾਤਉਲਉਬੀਚੁਬਿਖਾ
ਈ॥੧॥ਮਾਧਵੇਐਸੀਦੇਹੁਬੁਝਾਈ॥ਸੇਵਉਸਾਧਗਹਉਓਟਚਰਨਾਨਹਬਿਸਰੈਮੁਹ
ਤੁਚਸਾਈ॥ਰਹਾਉ॥ਰੇਮਨਮੁਗਧਅਚੇਤਚੰਚਲਚਿਤਤੁਮਐਸੀਰਿਦੈਨਆਈ॥
ਪ੍ਰਾਨਪਤਿਤਿਆਗਿਆਨਤੂਰਚਿਆਉਰਝਿਓਸੰਗਿਬੈਰਾਈ॥੨॥ਸੋਗੁਨਬਿਆਪੈ
ਆਪੁਨਥਾਪੈਸਾਧਸੰਗਤਿਬੁਧਿਪਾਈ॥ਸਾਕਤਕਾਬਕਨਾਇਉਜਾਨਉਜੈਸੇਪਵਨੁ
ਝੁਲਾਈ॥੩॥ਕੋਟਿਪਰਾਧਅਛਾਦਿਓਇਹੁਮਨੁਕਹਣਾਕਛੂਨਜਾਈ॥ਜਨਨਾਨਕ
ਦੀਨਸਰਣਿਆਇਓਪ੍ਰਭਸਭੁਲੇਖਾਰਖਹੁਉਠਾਈ॥੪॥੩॥ਸੋਰਠਿਮਹਲਾ੫
ਪੁਤ੍ਰਕਲਤ੍ਰਲੋਕਗ੍ਰਿਹਬਨਿਤਾਮਾਇਆਸਨਬੰਧੇਹੀ॥ਅੰਤਕੀਬਾਰਕੋਖਰਾਨਹੋਸੀ
ਸਭਮਿਥਿਆਅਸਨੇਹੀ॥੧॥ਰੇਨਰਕਾਹੇਪਪੋਰਹੁਦੇਹੀ॥ਊਡਿਜਾਇਗੋਧੂਮੁਬਾਦਰੋ
ਇਕੁਭਾਜਹੁਰਾਮੁਸਨੇਹੀ॥ਰਹਾਉ॥ਤੀਨਿਸੰਙਿਆਕਰਿਦੇਹੀਕੀਨੀਜਲਕੂਕਰਭ
ਸਮੇਹੀ॥ਹੋਇਆਮਰੋਗ੍ਰਿਹਮਹਿਬੈਠਾਕਰਣਕਾਰਣਬਿਸਰੋਹੀ॥੨॥ਅਨਿਕਭਾ
ਤਿਕਰਿਮਣੀਏਸਾਜੇਕਾਚੈਤਾਗਿਪਰੋਹੀ॥ਤੂਟਿਜਾਇਗੋਸੂਤੁਬਾਪੁਰੇਫਿਰਿਪਾਛੈ
ਪਛੁਤੋਹੀ॥੩॥ਜਿਨਿਤੁਮਸਿਰਜੇਸਿਰਜਿਸਵਾਰੇਤਿਸੁਧਿਆਵਹੁਦਿਨੁਰੈਨੇਹੀ॥ਜ
ਨਨਾਨਕਪ੍ਰਭਕਿਰਪਾਧਾਰੀਮੈਸਤਿਗੁਰਓਟਗਹੇਹੀ॥੪॥੪॥ਸੋਰਠਿਮਹਲਾ੫
ਗੁਰੁਪੂਰਾਭੇਟਿਓਵਡਭਾਗੀਮਨਹਿਭਇਆਪਰਗਾਸਾ॥ਕੋਇਨਪਹੁਚਨਹਾਰਾਦੂਜਾ
ਅਪੁਨੇਸਾਹਿਬਕਾਭਰਵਾਸਾ॥੧॥ਅਪੁਨੇਸਤਿਗੁਰਕੈਬਲਿਹਾਰੈ॥ਆਗੈਸੁਖੁਪ
ਾਛੈਸੁਖਸਹਜਾਘਰਿਆਨੰਦੁਹਮਾਰੈ॥ਰਹਾਉ॥ਅੰਤਰਜਾਮੀਕਰਣੈਹਾਰਾਸੋਈਖ
ਸਮੁਹਮਾਰਾ॥ਨਿਰਭਉਭਏਗੁਰਚਰਣੀਲਾਗੇਇਕਰਾਮਨਾਮਆਧਾਰਾ॥੨॥ਸਫ
ਲਦਰਸਨੁਅਕਾਲਮੂਰਤਿਪ੍ਰਭੁਹੈਭੀਹੋਵਨਹਾਰਾ॥ਕੰਠਿਲਗਾਇਅਪੁਨੇਜਨ
ਰਾਖੇਅਪੁਨੀਪ੍ਰੀਤਿਪਿਆਰਾ॥੩॥ਵਡੀਵਡਿਆਈਅਚਰਜਸੋਭਾਕਾਰਜੁਆਇਆ
ਰਾਸੇ॥ਨਾਨਕਕਉਗੁਰੁਪੂਰਾਭੇਟਿਓਸਗਲੇਦੂਖਬਿਨਾਸੇ॥੪॥੫॥ਸੋਰਠਿਮਹਲਾ

੫ ॥ ਸੁਖੀਏਕਉਪੇਖੈਸਭੁਸੁਖੀਆਰੋਗੀਕੈਭਾਣੈਸਭਰੋਗੀ॥ ਕਰਣਕਰਾਵਨ
ਹਾਰੁਸੁਆਮੀਆਪਨਹਾਥਿਸੰਜੋਗੀ॥੧॥ ਮਨਮੇਰੇਜਿਨਿਅਪੁਨਾਭਰਮੁਗਵਾਤਾ॥
ਤਿਸਕੈਭਾਣੈਕੋਇਨਭੂਲਾਜਿਨਿਸਗਲੋਬ੍ਰਹਮੁਪਛਾਤਾ॥ ਰਹਾਉ॥ ਸੰਤਸੰਗਿਜਿਸ
ਕਾਮਨੁਸੀਤਲੁਓਹੁਜਾਣੈਸਗਲੀਠਾਂਢੀ॥ ਹਉਮੈਰੋਗਿਜਾਕਾਮਨੁਬਿਆਪਿਤ
ਓਹੁਜਨਮਿਮਰੈਬਿਲਲਾਤੀ॥੨॥ ਗਿਆਨਅੰਜਨੁਜਾਕੀਨੇਤ੍ਰੀਪੜਿਆਤਾਕ
ਉਸਰਬਪ੍ਰਗਾਸਾ॥ ਅਗਿਆਨਿਅੰਧੇਰੈਸੂਝਸਿਨਾਹੀਬਹੁੜਿਬਹੁੜਿਭਰਮਾਤਾ
॥੩॥ ਸੁਣਿਬੇਨੰਤੀਸੁਆਮੀਅਪੁਨੇਨਾਨਕੁਇਹੁਸੁਖੁਮਾਗੈ॥ ਜਹਕੀਰਤਨੁਤੇਰਾ
ਸਾਧੂਗਾਵਹਿਤਹਮੇਰਾਮਨੁਲਾਗੈ॥੪॥੬॥ ਸੋਰਠਿਮਹਲਾ ੫ ॥ ਤਨੁਸੰ
ਤਨਕਾਧਨੁਸੰਤਨਕਾਮਨੁਸੰਤਨਕਾਕੀਆ॥ ਸੰਤਪ੍ਰਸਾਦਿਹਰਿਨਾਮੁਧਿਆਇਆ
ਸਰਬਕੁਸਲਤਬਥੀਆ॥੧॥ ਸੰਤਨਬਿਨੁਅਵਰੁਨਦਾਤਾਬੀਆ॥ ਜੋਜੋਸ
ਰਣਿਪਰੈਸਾਧੂਕੀਸੋਪਾਰਗਰਾਮੀਕੀਆ॥ ਰਹਾਉ॥ ਕੋਟਿਪਰਾਧਮਿਟਹਿਜਨਸੇ
ਵਾਹਰਿਕੀਰਤਨੁਰਸਿਗਾਈਐ॥ ਈਹਾਸੁਖੁਆਗੈਮੁਖਊਜਲਜਨਕਾਸੰਗੁਵਡ
ਭਾਗੀਪਾਈਐ॥੨॥ ਰਸਨਾਏਕਅਨੇਕਗੁਣਪੂਰਨਜਨਕੀਕੇਤਕਉਪਮਾਕਹੀ
ਐ॥ ਅਗਮਅਗੋਚਰਸਦਅਬਿਨਾਸੀਸਰਣਿਸੰਤਨਕੀਲਹੀਐ॥੩॥ ਨਿਰ
ਗੁਨਨੀਚਅਨਾਥਅਪਰਾਧੀਓਟਸੰਤਨਕੀਆਹੀ॥ ਬੂਡਤਮੋਹਗ੍ਰਿਹਅੰਧਕੂਪਮਹਿਨਾਨ
ਕਲੇਹੁਨਿਬਾਹੀ॥੪॥੭॥ ਸੋਰਠਿਮਹਲਾ ੫ ਘਰੁ ੧ ॥ ਜਾਕੈਹਿਰਦੈ
ਵਸਿਆਤੂਕਰਤੇਤਾਕੀਤੈਂਆਸਪੁਜਾਈ॥ ਦਾਸਅਪੁਨੇਕਉਤੂਵਿਸਰਹਿਨਾਹੀ
ਚਰਣਧੂਰਿਮਨਿਭਾਈ॥੧॥ ਤੇਰੀਅਕਥਕਥਾਕਥਨੁਨਜਾਈ॥ ਗੁਣਨਿਧਾਨਸੁ
ਖਦਾਤੇਸੁਆਮੀਸਭਤੇਊਚਵਡਾਈ॥ ਰਹਾਉ॥ ਸੋਸੋਕਰਮਕਰਤਹੈਪ੍ਰਾਣੀਜੈਸੀ
ਤੁਮਲਿਖਿਪਾਈ॥ ਸੇਵਕਕਉਤੁਮਸੇਵਾਦੀਨੀਦਰਸਨੁਦੇਖਿਅਘਾਈ॥੨॥ ਸ
ਰਬਨਿਰੰਤਰਿਤੁਮਹਿਸਮਾਨੇਜਾਕਉਤੁਧੁਆਪਿਬੁਝਾਈ॥ ਗੁਰਪ੍ਰਸਾਦਿਮਿਟਿਓ
ਅਗਿਆਨਾਪ੍ਰਗਟਭਏਸਭਠਾਈ॥੩॥ ਸੋਈਗਿਆਨੀਸੋਈਧਿਆਨੀਸੋਈਪੁਰਖੁ
ਸੁਭਾਈ॥ ਕਹੁਨਾਨਕਜਿਸੁਭਏਦਇਆਲਾਤਾਕਉਮਨਤੇਬਿਸਰਿਨਜਾਈ॥੪॥੮॥

ਸੋਰਠਿਮਹਲਾ ੫ ॥ ਸਗਲਸਮਗ੍ਰੀਮੋਹਿਵਿਆਪੀਕਬਊਚੇਕਬ ੩੧੦
ਨੀਚੇ॥ ਸੁਧੁਨਹੋਈਐਕਾਹੂਜਤਨਾਓੜਕਿਕੋਨਪਹੂਚੇ॥੧॥ ਮੇਰੇਮਨਸਾਧਸਰਣਿ
ਛੁਟਕਾਰਾ॥ ਬਿਨੁਗੁਰਪੂਰੇਜਨਮਮਰਣੁਨਰਹਈਫਿਰਿਆਵਤਬਾਰੋਬਾਰਾ॥ ਰ
ਹਾਉ॥ ਓਹੁਜੁਭਰਮੁਭੁਲਾਵਾਕਹੀਅਤਤਿਨਮਹਿਉਰਝਿਓਸਗਲਸੰਸਾਰਾ॥
ਪੂਰਨਭਗਤੁਪੁਰਖਸੁਆਮੀਕਾਸਰਬਥੋਕਤੇਨਿਆਰਾ॥੨॥ ਨਿੰਦਉਨਾਹੀਕਾਹੂ
ਬਾਤੈਏਹੁਖਸਮਕਾਕੀਆ॥ ਜਾਕਉਕ੍ਰਿਪਾਕਰੀਪ੍ਰਭਿਮੇਰੈਮਿਲਿਸਾਧਸੰਗਤਿਨ
ਉਲੀਆ॥੩॥ ਪਾਰਬ੍ਰਹਮਪਰਮੇਸੁਰਸਤਿਗੁਰਸਭਨਾਕਰਤਉਧਾਰਾ॥ ਕਹੁਨਾਨ
ਕਗੁਰਬਿਨੁਨਹੀਤਰੀਐਇਹੁਪੂਰਨਤਤੁਬੀਚਾਰਾ॥੪॥੯॥ ਸੋਰਠਿਮਹਲਾ ੫
॥ ਖੋਜਤਖੋਜਤਖੋਜਿਬੀਚਾਰਿਓਰਾਮਨਾਮੁਤਤੁਸਾਰਾ॥ ਕਿਲਬਿਖਕਾਟੇ
ਨਿਮਖਅਰਾਧਿਆਗੁਰਮੁਖਿਪਾਰਿਉਤਾਰਾ॥੧॥ ਹਰਿਰਸੁਪੀਵਹੁਪੁਰਖਗਿਆ
ਨੀ॥ ਸੁਣਿਸੁਣਿਮਹਾਤ੍ਰਿਪਤਿਮਨੁਪਾਵੈਸਾਧੂਅੰਮ੍ਰਿਤਬਾਨੀ॥ ਰਹਾਉ॥ ਮੁਕਤਿਭੁ
ਗਤਿਜੁਗਤਿਸਚੁਪਾਈਐਸਰਬਸੁਖਾਕਾਦਾਤਾ॥ ਅਪੁਨੇਦਾਸਕਉਭਗਤਿਦਾਨੁ
ਦੇਵੈਪੂਰਨਪੁਰਖੁਬਿਧਾਤਾ॥੨॥ ਸ੍ਰਵਣੀਸੁਣੀਐਰਸਨਾਗਾਈਐਹਿਰਦੈਧਿਆ
ਈਐਸੋਈ॥ ਕਰਣਕਾਰਣਸਮਰਥਸੁਆਮੀਜਾਤੇਬ੍ਰਿਥਾਨਕੋਈ॥੩॥ ਵਡੈਭਾ
ਗਿਰਤਨਜਨਮੁਪਾਇਆਕਰਹੁਕ੍ਰਿਪਾਕਿਰਪਾਲਾ॥ ਸਾਧਸੰਗਿਨਾਨਕੁਗੁਣਗਾਵੈ
ਸਿਮਰੈਸਦਾਗੋਪਾਲਾ॥੪॥੧੦॥ ਸੋਰਠਿਮਹਲਾ ੫ ॥ ਕਰਿਇਸਨਾਨੁਸਿ
ਮਰਿਪ੍ਰਭੁਅਪਨਾਮਨਤਨਭਏਅਰੋਗਾ॥ ਕੋਟਿਬਿਘਨਲਾਥੇਪ੍ਰਭਸਰਣਾਪ੍ਰਗ
ਟੇਭਲੇਸੰਜੋਗਾ॥੧॥ ਪ੍ਰਭਬਾਣੀਸਬਦੁਸੁਭਾਖਿਆ॥ ਗਾਵਹੁਸੁਣਹੁਪੜਹੁ
ਨਿਤਭਾਈਗੁਰਪੂਰੈਤੂਰਾਖਿਆ॥ ਰਹਾਉ॥ ਸਾਚਾਸਾਹਿਬੁਅਮਿਤਿਵਡਾਈਭ
ਗਤਿਵਛਲਦਇਆਲਾ॥ ਸੰਤਾਕੀਪੈਜਰਖਦਾਆਇਆਆਦਿਬਿਰਦੁਪ੍ਰ
ਤਿਪਾਲਾ॥੨॥ ਹਰਿਅੰਮ੍ਰਿਤਨਾਮੁਭੋਜਨੁਨਿਤਭੁੰਚਹੁਸਰਬਵੇਲਾਮੁਖਿਪਾਵ
ਹੁ॥ ਜਰਾਮਰਾਤਾਪੁਸਭਨਾਠਾਗੁਣਗੋਬਿੰਦਨਿਤਗਾਵਹੁ॥੩॥ ਸੁਣੀਅਰਦਾ
ਸਿਸੁਆਮੀਮੇਰੈਸਰਬਕਲਾਬਣਿਆਈ॥ ਪ੍ਰਗਟਭਈਸਗਲੇਜੁਗਅੰਤਰਿ

ਗੁਰਨਾਨਕਕੀਵਡਿਆਈ॥੪॥੧੧॥
ਸੋਰਠਿਮਹਲਾ੫ ਘਰੁ੨ ਚਉਪਦੇ॥ ੴਸਤਿਗੁਰਪ੍ਰਸਾਦਿ॥
ਏਕੁਪਿਤਾਏਕਸਕੇਹਮਬਾਰਿਕਤੂਮੇਰਾਗੁਰਹਾਈ॥ਸੁਣਿਮੀਤਾਜੀਉਹਮਾਰਾਬਲਿ
ਬਲਿਜਾਸੀਹਰਿਦਰਸਨੁਦੇਹੁਦਿਖਾਈ॥੧॥ਸੁਣਿਮੀਤਾਧੂਰੀਕਉਬਲਿਜਾਈ॥
ਇਹੁਮਨੁਤੇਰਾਭਾਈ॥ਰਹਾਉ॥ਪਾਵਮਲੋਵਾਮਲਿਮਲਿਧੋਵਾਇਹੁਮਨੁਤੈਕੂ
ਦੇਸਾ॥ਸੁਣਿਮੀਤਾਹਉਤੇਰੀਸਰਣਾਈਆਇਆਪ੍ਰਭਮਿਲਉਦੇਹੁਉਪਦੇਸਾ
॥੨॥ਮਾਨੁਨਕੀਜੈਸਰਣਿਪਰੀਜੈਕਰੈਸੁਭਲਾਮਨਾਈਐ॥ਸੁਣਿਮੀਤਾਜੀਉਪਿੰ
ਡੁਸਭੁਤਨੁਅਰਪੀਜੈਇਉਦਰਸਨੁਹਰਿਜੀਉਪਾਈਐ॥੩॥ਭਇਓਅਨੁਗ੍ਰ
ਹੁਪ੍ਰਸਾਦਿਸੰਤਨਕੈਹਰਿਨਾਮਾਹੈਮੀਠਾ॥ਜਨਨਾਨਕਕਉਗੁਰਿਕਿਰਪਾਧਾਰੀਸ
ਭੁਅਕੁਲਨਿਰੰਜਨੁਡੀਠਾ॥੪॥੧॥੧੨॥ਸੋਰਠਿਮਹਲਾ੫ ॥ਕੋਟਿਬ੍ਰ
ਹਮੰਡਕੋਠਾਕੁਰੁਸੁਆਮੀਸਰਬਜੀਆਕਾਦਾਤਾਰੇ॥ਪ੍ਰਤਿਪਾਲੈਨਿਤਸਾਰਿਸਮਾ
ਲੈਇਕੁਗੁਨੁਨਹੀਮੂਰਖਿਜਾਤਾਰੇ॥੧॥ਹਰਿਆਰਾਧਿਨਜਾਨਾਰੇ॥ਹਰਿਹਰਿਗੁਰੁ
ਗੁਰੁਕਰਤਾਰੇ॥ਹਰਿਜੀਉਨਾਮੁਪਰਿਓਰਾਮਦਾਸੁ॥ਰਹਾਉ॥ਦੀਨਦਇਆਲਕ੍ਰਿ
ਪਾਲਸੁਖਸਾਗਰਸਰਬਘਟਾਭਰਪੂਰੀਰੇ॥ਪੇਖਤਸੁਨਤਸਦਾਹੈਸੰਗੇਮੈਮੂਰਖਜਾ
ਨਿਆਦੂਰੀਰੇ॥੨॥ਹਰਿਬਿਅੰਤੁਹਉਮਿਤਿਕਰਿਵਰਨਉਕਿਆਜਾਨਾਹੋਇਕੈਸੋ
ਰੇ॥ਕਰਉਬੇਨਤੀਸਤਿਗੁਰਅਪੁਨੇਮੈਮੂਰਖਦੇਹੁਉਪਦੇਸੋਰੇ॥੩॥ਮੈਮੂਰਖਕੀ
ਕੇਤਕਬਾਤਹੈਕੋਟਿਪਰਾਧੀਤਰਿਆਰੇ॥ਗੁਰੁਨਾਨਕੁਜਿਨਸੁਣਿਆਪੇਖਿਆਸੇ
ਫਿਰਿਗਰਭਾਸਿਨਪਰਿਆਰੇ॥੪॥੨॥੧੩॥ਸੋਰਠਿਮਹਲਾ੫ ॥ਜਿਨਾ
ਬਾਤਕੋਬਹੁਤੁਅੰਦੇਸਰੋਤੇਮਿਟੇਸਭਿਗਇਆ॥ਸਹਜਸੈਨਅਰੁਸੁਖਮਨਨਾਰੀਊ
ਧਕਮਲਬਿਗਸਇਆ॥੧॥ਦੇਖਹੁਅਚਰਜੁਭਇਆ॥ਜਿਹਠਾਕੁਰਕਉਸੁ
ਨਤਅਗਾਧਿਬੋਧਿਸੋਰਿਦੈਗੁਰਿਦਇਆ॥ਰਹਾਉ॥ਜੋਇਦੂਤਮੋਹਿਬਹੁਤੁਸੰਤਾ
ਵਤਤੇਭਇਆਨਕਭਇਆ॥ਕਰਹਿਬੇਨਤੀਰਾਖੁਠਾਕੁਰਤੇਹਮਤੇਰੀਸਰਨ
ਇਆ॥੨॥ਜਹਭੰਡਾਰੁਗੋਬਿੰਦਕਾਖੁਲਿਆਜਿਹਪ੍ਰਾਪਤਿਤਿਹਲਇਆ॥ਏ

ਕੁਰਤਨੁਮੋਕਉਗੁਰਿਦੀਨਾਮੇਰਾਮਨੁਤਨੁਸੀਤਲੁਥਿਆ॥੩॥ਏਕਬੂੰਦਗੁਰਿਅੰ
ਮ੍ਰਿਤੁਦੀਨੋਤਾਅਟਲੁਅਮਰੁਨਮੁਆ॥ਭਗਤਿਭੰਡਾਰਗੁਰਿਨਾਨਕਕਉਸਉ
ਪੇਫਿਰਿਲੇਖਾਮੂਲਿਨਲਇਆ॥੪॥੩॥੧੪॥ਸੋਰਠਿਮਹਲਾ੫
ਚਰਨਕਮਲਸਿਉਜਾਕਾਮਨੁਲੀਨਾਸੇਜਨਤ੍ਰਿਪਤਿਅਘਾਈ॥ਗੁਣਅ
ਮੋਲਜਿਸੁਰਿਦੈਨਵਸਿਆਤੇਨਰਤ੍ਰਿਸਨਤ੍ਰਿਖਾਈ॥੧॥ਹਰਿਆਰਾਧੇਅਰੋਗ
ਅਨਦਾਈ॥ਜਿਸਨੋਵਿਸਰੈਮੇਰਾਰਾਮਸਨੇਹੀਤਿਸੁਲਾਖਬੇਦਨਜਣੁਆਈ॥
ਰਹਾਉ॥ਜਿਹਜਨਓਟਗਹੀਪ੍ਰਭਤੇਰੀਸੇਸੁਖੀਏਪ੍ਰਭਸਰਣੇ॥ਜਿਹਨਰਬਿਸ
ਰਿਆਪੁਰਖੁਬਿਧਾਤਾਤੇਦੁਖੀਆਮਹਿਗਨਣੇ॥੨॥ਜਿਹਗੁਰਮਾਨਿਪ੍ਰਭੂਲਿ
ਵਲਾਈਤਿਹਮਹਾਅਨੰਦਰਸੁਕਰਿਆ॥ਜਿਹਪ੍ਰਭੂਬਿਸਾਰਿਗੁਰਤੇਬੇਮੁਖਾਈ
ਤੇਨਰਕਘੋਰਮਹਿਪਰਿਆ॥੩॥ਜਿਤੁਕੋਲਾਇਆਤਿਤਹੀਲਾਗਾਤੈਸੋਹੀਵ
ਰਤਾਰਾ॥ਨਾਨਕਸਹਪਕਰੀਸੰਤਨਕੀਰਿਦੈਭਏਮਗਨਚਰਨਾਰਾ॥੪॥੪॥੧੫॥
ਸੋਰਠਿਮਹਲਾ੫ ॥ਰਾਜਨਮਹਿਰਾਜਾਉਰਝਾਇਓਮਾਨਨਮਹਿਅਭਿ
ਮਾਨੀ॥ਲੋਭਨਮਹਿਲੋਭੀਲੋਭਾਇਓਤਿਉਹਰਿਰੰਗਿਰਚੇਗਿਆਨੀ॥੧॥ਹ
ਰਿਜਨਕਉਇਹੀਸੁਹਾਵੈ॥ਪੇਖਿਨਿਕਟਿਕਰਿਸੇਵਾਸਤਿਗੁਰਹਰਿਕੀਰਤਨਿਹੀ
ਤ੍ਰਿਪਤਾਵੈ॥ਰਹਾਉ॥ਅਮਲਨਸਿਉਅਮਲੀਲਪਟਾਇਓਭੂਮਨਭੂਮਿਪਿ
ਆਰੀ॥ਖੀਰਸੰਗਿਬਾਰਿਕੁਹੈਲੀਨਾਪ੍ਰਭਸੰਤਐਸੇਹਿਤਕਾਰੀ॥੨॥ਬਿਦਿਆ
ਮਹਿਬਿਦੁਅੰਸੀਰਚਿਆਨੈਨਦੇਖਿਸੁਖੁਪਾਵਹਿ॥ਜੈਸੇਰਸਨਾਸਾਦਿਲੁਭਾਨੀ
ਤਿਉਹਰਿਜਨਹਰਿਗੁਣਗਾਵਹਿ॥੩॥ਜੈਸੀਭੂਖਤੈਸੀਕਾਪੂਰਕੁਸਗਲਘ
ਟਾਕਾਸੁਆਮੀ॥ਨਾਨਕਪਿਆਸਲਗੀਦਰਸਨਕੀਪ੍ਰਭੁਮਿਲਿਆਅੰਤਰਜਾ
ਮੀ॥੪॥੫॥੧੬॥ਸੋਰਠਿਮਹਲਾ੫ ॥ਹਮਮੈਲੇਤੁਮਊਜਲਕ
ਰਤੇਹਮਨਿਰਗੁਨਤੂਦਾਤਾ॥ਹਮਮੂਰਖਤੁਮਚਤੁਰਸਿਆਣੇਤੂਸਰਬਕਲਾਕਾ
ਗਿਆਤਾ॥੧॥ਮਾਧੋਹਮਐਸੇਤੂਐਸਾ॥ਹਮਪਾਪੀਤੁਮਪਾਪਖੰਡਨਨੀਕੋਠਾਕੁ
ਰਦੇਸਾ॥ਰਹਾਉ॥ਤੁਮਸਭਸਾਜੇਸਾਜਿਨਿਵਾਜੇਜੀਉਪਿੰਡੁਦੇਪ੍ਰਾਨਾ॥ਨਿਰਗੁ

ਨੀਆਰੇਭ੍ਰਮੁਨਹੀਕੋਈਤੁਮਦਾਨੁਦੇਹੁਮਿਹਰਵਾਨਾ॥੨॥ਤੁਮਕਰਹੁਭਲਾਹਮਭਲੋਨਜਾ
ਨਹਤੁਮਸਦਾਸਦਾਦਇਆਲਾ॥ਤੁਮਸੁਖਦਾਈਪੁਰਖਬਿਧਾਤੇਤੁਮਰਾਖਹੁਅਪੁਨੇਬਾ
ਲਾ॥੩॥ਤੁਮਨਿਧਾਨਅਟਲਸੁਲਿਤਾਨਜੀਅਜੰਤਸਭਿਜਾਚੈ॥ਕਹੁਨਾਨਕਹਮਇ
ਹੈਹਵਾਲਾਰਾਖੁਸੰਤਨਕੈਪਾਛੈ॥੪॥੬॥੧੭॥ਸੋਰਠਿਮਹਲਾ੫ ਘਰੁ੨
ਮਾਤਗਰਭਮਾਹਿਆਪਨਸਿਮਰਨੁਦੇਤਹਤੁਮਰਾਖਨਹਾਰੇ॥ਪਾਵਕਸਾਗਰਅਥਾਹਲ
ਹਰਿਮਹਿਤਾਰਹੁਤਾਰਨਹਾਰੇ॥੧॥ਮਾਧੌਤੂਠਾਕੁਰੁਸਿਰਿਮੋਰਾ॥ਈਹਾਊਹਾਤੁਹਾਰੋਧੋਰਾ॥
ਰਹਾਉ॥ਕੀਤੇਕਉਮੇਰੈਸੰਮਾਨੈਕਰਣਹਾਰੁਤ੍ਰਿਣੁਜਾਨੈ॥ਤੂਦਾਤਾਮਾਗਨਕਉਸਗਲੀ
ਦਾਨੁਦੇਹਿਪ੍ਰਭਭਾਨੈ॥੨॥ਖਿਨਮਹਿਅਵਰੁਖਿਨੈਮਹਿਅਵਰਾਅਚਰਜਚਲਤਤੁਮਾ
ਰੇ॥ਰੂੜੋਗੂੜੋਗਹਿਰਗੰਭੀਰੋਊਚੌਅਗਮਅਪਾਰੇ॥੩॥ਸਾਧਸੰਗਿਜਉਤੁਮਹਿਮਿਲਾ
ਇਓਤਉਸੁਨੀਤੁਮਾਰੀਬਾਣੀ॥ਅਨਦੁਭਇਆਪੇਖਤਹੀਨਾਨਕਪ੍ਰਤਾਪਪੁਰਖਨਿਰ
ਬਾਣੀ॥੪॥੭॥੧੮॥ਸੋਰਠਿਮਹਲਾ੫ ॥ਹਮਸੰਤਨਕੀਰੇਨੁਪਿਆਰੇਹਮ
ਸੰਤਨਕੀਸਰਣਾ॥ਸੰਤਹਮਾਰੀਓਟਸਤਾਣੀਸੰਤਹਮਾਰਾਗਹਣਾ॥੧॥ਹਮਸੰਤਨ
ਸਿਉਬਣਿਆਈ॥ਪੂਰਬਿਲਿਖਿਆਪਾਈ॥ਇਹੁਮਨੁਤੇਰਾਭਾਈ॥ਰਹਾਉ॥
ਸੰਤਨਸਿਉਮੇਰੀਲੇਵਾਦੇਵੀਸੰਤਨਸਿਉਬਿਉਹਾਰਾ॥ਸੰਤਨਸਿਉਹਮਲਾਹਾਖਾ
ਟਿਆਹਰਿਭਗਤਿਭਰੇਭੰਡਾਰਾ॥੨॥ਸੰਤਨਮੋਕਉਪੂੰਜੀਸਉਪੀਤਉਉਤਰਿਆਮਨਕਾ
ਧੋਖਾ॥ਧਰਮਰਾਇਅਬਕਹਾਕਰੈਗੋਜਉਫਾਟਿਓਸਗਲੋਲੇਖਾ॥੩॥ਮਹਾਅਨੰ
ਦਭਏਸੁਖੁਪਾਇਆਸੰਤਨਕੈਪਰਸਾਦੇ॥ਕਹੁਨਾਨਕਹਰਿਸਿਉਮਨੁਮਾਨਿਆਰੰਗਿ
ਰਤੇਬਿਸਮਾਦੇ॥੪॥੮॥੧੯॥ਸੋਰਠਿਮ: ੫ ॥ਜੇਤੀਸਮਗ੍ਰੀਦੇਖਹੁਰੇਨਰ
ਤੇਤੀਹੀਛਡਿਜਾਨੀ॥ਰਾਮਨਾਮਸੰਗਿਕਰਿਬਿਉਹਾਰਾਪਾਵਹਿਪਦੁਨਿਰਬਾਨੀ
॥੧॥ਪਿਆਰੇਤੂਮੇਰੋਸੁਖਦਾਤਾ॥ਗੁਰਿਪੂਰੈਦੀਆਉਪਦੇਸਾਤੁਮਹੀਸੰਗਿਪਰਾਤਾ
ਰਹਾਉ॥ਕਾਮਕ੍ਰੋਧਲੋਭਮੋਹਅਭਿਮਾਨਾਤਾਮਹਿਸੁਖੁਨਹੀਪਾਈਐ॥ਹੋਹੁਰੇਨਤੂਸ
ਗਲਕੀਮੇਰੇਮਨਤਉਅਨਦਮੰਗਲਸੁਖੁਪਾਈਐ॥੨॥ਘਾਲਨਭਾਨੈਅੰਤਰ
ਬਿਧਿਜਾਨੈਤਾਕੀਕਰਿਮਨਸੇਵਾ॥ਕਰਿਪੂਜਾਹੋਮਿਇਹੁਮਨੂਆਅਕਾਲਮੂਰਤਿ

ਗੁਰਦੇਵਾ॥੩॥ਗੋਬਿਦਦਾਮੋਦਰਦਇਆਲਮਾਧਵੇਪਾਰਬ੍ਰਹਮਨਿਰੰਕਾਰਾ॥ਨਾਮੁ
ਵਰਤਣਿਨਾਮੋਵਾਲੇਵਾਨਾਮੁਨਾਨਕਪ੍ਰਾਨਅਧਾਰਾ॥੪॥੯॥੨੦॥ਸੋਰਠਿਮਹਲਾ
੫ ॥ਮਿਰਤਕਕਉਪਾਇਓਤਨਿਸਾਸਾਬਿਛੁਰਤਆਨਿਮਿਲਾਇਆ॥ਪਸੁ
ਪਰੇਤਮੁਗਧਭਏਸ੍ਰੋਤੇਹਰਿਨਾਮਾਮੁਖਿਗਾਇਆ॥੧॥ਪੂਰੇਗੁਰਕੀਦੇਖੁਵਡਾਈ॥
ਤਾਕੀਕੀਮਤਿਕਹਣੁਨਜਾਈ॥ਰਹਾਉ॥ਦੂਖਸੋਗਕਾਢਾਹਿਓਡੇਰਾਅਨਦਮੰਗਲਬਿ
ਸਰਾਮਾ॥ਮਨਬਾਂਛਤਫਲਮਿਲੇਅਚਿੰਤਾਪੂਰਨਹੋਏਕਾਮਾ॥੨॥ਈਹਾਸੁਖੁਆ
ਗੈਮੁਖੁਊਜਲਮਿਟਿਗਏਆਵਣਜਾਣੇ॥ਨਿਰਭਉਭਏਹਿਰਦੈਨਾਮੁਵਸਿਆਅ
ਪੁਨੇਸਤਿਗੁਰਕੈਮਨਿਭਾਣੇ॥੩॥ਊਠਤਬੈਠਤਹਰਿਗੁਣਗਾਵੈਦੂਖੁਦਰਦੁਭ੍ਰਮੁਭ
ਗਾ॥ਕਹੁਨਾਨਕਤਾਕੇਪੂਰਕਰੰਮਾਜਾਕਾਗੁਰਚਰਨੀਮਨੁਲਾਗਾ॥੪॥੧੦॥੨੧॥ਸੋ
ਰਠਿਮਹਲਾ੫ ॥ਰਤਨੁਛਾਡਿਕਉਡੀਸੰਗਿਲਾਗੇਜਾਤੇਕਛੂਨਪਾਈਐ॥
ਪੂਰਨਪਾਰਬ੍ਰਹਮਪਰਮੇਸੁਰਮੇਰੇਮਨਸਦਾਧਿਆਈਐ॥੧॥ਸਿਮਰਹੁਹਰਿਹਰਿਨਾ
ਮੁਪਰਾਨੀ॥ਬਿਨਸੈਕਾਚੀਦੇਹਅਗਿਆਨੀ॥ਰਹਾਉ॥ਮ੍ਰਿਗਤ੍ਰਿਸਨਾਅਰੁਸੁਪਨਮ
ਨੋਰਥਤਾਕੀਕਛੁਨਵਡਾਈ॥ਰਾਮਭਜਨਬਿਨੁਕਾਮਿਨਆਵਸਿਸੰਗਿਨਕਾਹੂਜਾਈ
॥੨॥ਹਉਹਉਕਰਤਬਿਹਾਇਅਵਰਦਾਜੀਅਕੋਕਾਮੁਨਕੀਨਾ॥ਧਾਵਤਧਾਵਤਨ
ਹਤ੍ਰਿਪਤਾਸਿਆਰਾਮਨਾਮੁਨਹੀਚੀਨਾ॥੩॥ਸਾਦਬਿਕਾਰਬਿਖੈਰਸਮਾਤੋਅਸੰਖਖਤੇ
ਕਰਿਫੇਰੇ॥ਨਾਨਕਕੀਪ੍ਰਭਪਾਹਿਬਿਨੰਤੀਕਾਟਹੁਅਵਗੁਣਮੇਰੇ॥੪॥੧੧॥੨੨॥
ਸੋਰਠਿਮਹਲਾ੫ ॥ਗੁਣਗਾਵਹੁਪੂਰਨਅਬਿਨਾਸੀਕਾਮਕ੍ਰੋਧਬਿਖੁਜਾਰੇ
॥ਮਹਾਬਿਖਮੁਅਗਨਿਕੋਸਾਗਰੁਸਾਧੂਸੰਗਿਉਧਾਰੇ॥੧॥ਪੂਰੈਗੁਰਿਮੇਟਿਓਭਰਮੁ
ਅੰਧੇਰਾ॥ਭਜੁਪ੍ਰੇਮਭਗਤਿਪ੍ਰਭੁਨੇਰਾ॥ਰਹਾਉ॥ਹਰਿਹਰਿਨਾਮੁਨਿਧਾਨਰਸੁਪੀਆ
ਮਨਤਨਰਹੇਅਘਾਈ॥ਜਤਕਤਪੂਰਿਰਹਿਓਪਰਮੇਸਰੁਕਤਆਵੈਕਤਜਾਈ॥੨॥
ਜਪਤਪਸੰਜਮਗਿਆਨਤਤਬੇਤਾਜਿਸੁਮਨਿਵਸੈਗੋਪਾਲਾ॥ਨਾਮੁਰਤਨੁਜਿਨਿ
ਗੁਰਮੁਖਿਪਾਇਆਤਾਕੀਪੂਰਨਘਾਲਾ॥੩॥ਕਲਿਕਲੇਸਮਿਟੇਦੁਖਸਗਲੇ
ਕਾਟੀਜਮਕੀਫਾਸਾ॥ਕਹੁਨਾਨਕਪ੍ਰਭਿਕਿਰਪਾਧਾਰੀਮਨਤਨਭਏਬਿਗਾਸਾ॥੪॥

੧੨॥੨੩॥ਸੋਰਠਿਮਹਲਾ੫ ॥ਕਰਣਕਰਾਵਣਹਾਰਪ੍ਰਭੁਦਾਤਾਪਾਰਬ੍ਰਹਮ
ਪ੍ਰਭੁਸੁਆਮੀ॥ਸਗਲੇਜੀਅਕੀਏਦਇਆਲਾਸੋਪ੍ਰਭੁਅੰਤਰਜਾਮੀ॥੧॥ਮੇਰਾਗੁ
ਰੁਹੋਆਆਪਿਸਹਾਈ॥ਸੂਖਸਹਜਆਨੰਦਮੰਗਲਰਸਅਚਰਜਭਈਬਡਾਈ॥
ਰਹਾਉ॥ਗੁਰਕੀਸਰਣਿਪਏਭੈਨਾਸੇਸਾਚੀਦਰਗਹਮਾਨੇ॥ਗੁਣਗਾਵਤਆਰਾਧਿ
ਨਾਮੁਹਰਿਆਏਅਪੁਨੈਥਾਨੇ॥੨॥ਜੈਜੈਕਾਰੁਕਰੈਸਭਉਸਤਤਿਸੰਗਤਿਸਾਧਪਿਆ
ਰੀ॥ਸਦਬਲਿਹਾਰਿਜਾਉਪ੍ਰਭਅਪੁਨੇਜਿਨਿਪੂਰਨਪੈਜਸਵਾਰੀ॥੩॥ਗੋਸਟਿ
ਗਿਆਨੁਨਾਮੁਸੁਣਿਉਧਰੇਜਿਨਿਜਿਨਿਦਰਸਨੁਪਾਇਆ॥ਭਇਓਕ੍ਰਿਪਾਲੁਨਾਨਕ
ਪ੍ਰਭੁਅਪੁਨਾਅਨਦਸੇਤੀਘਰਿਆਇਆ॥੪॥੧੩॥੨੪॥ਸੋਰਠਿਮਹਲਾ੫
॥ਪ੍ਰਭਕੀਸਰਣਿਸਗਲਭੈਲਾਥੇਦੁਖਬਿਨਸੇਸੁਖੁਪਾਇਆ॥ਦਇਆ
ਲੁਹੋਆਪਾਰਬ੍ਰਹਮੁਸੁਆਮੀਪੂਰਾਸਤਿਗੁਰੁਧਿਆਇਆ॥੧॥ਪ੍ਰਭਜੀਉਤੂਮੇਰੋ
ਸਾਹਿਬੁਦਾਤਾ॥ਕਰਿਕਿਰਪਾਪ੍ਰਭਦੀਨਦਇਆਲਾਗੁਣਗਾਵਉਰੰਗਿਰਾਤਾ॥
ਰਹਾਉ॥ਸਤਿਗੁਰਿਨਾਮੁਨਿਧਾਨੁਦ੍ਰਿੜਾਇਆਚਿੰਤਾਸਗਲਬਿਨਾਸੀ॥ਕਰਿਕਿਰ
ਪਾਅਪੁਨੋਕਰਿਲੀਨਾਮਨਿਵਸਿਆਅਬਿਨਾਸੀ॥੨॥ਤਾਕਉਬਿਘਨੁਨਕੋਊਲਾ
ਗੈਜੋਸਤਿਗੁਰਿਅਪੁਨੈਰਾਖੇ॥ਚਰਨਕਮਲਬਸੇਰਿਦਅੰਤਰਿਅੰਮ੍ਰਿਤਹਰਿਰਸੁ
ਚਾਖੇ॥੩॥ਕਰਿਸੇਵਾਸੇਵਕਪ੍ਰਭਅਪੁਨੇਜਿਨਿਮਨਕੀਇਛਪੁਜਾਈ॥ਨਾਨਕਦਾ
ਸਤਾਕੈਬਲਿਹਾਰੈਜਿਨਿਪੂਰਨਪੈਜਰਖਾਈ॥੪॥੧੪॥੨੫॥ਸੋਰਠਿਮਹਲਾ੫
॥ਮਾਇਆਮੋਹਮਗਨੁਅੰਧਿਆਰੈਦੇਵਨਹਾਰੁਨਜਾਨੈ॥ਜੀਉਪਿੰਡੁਸਾਜਿ
ਜਿਨਿਰਚਿਆਬਲੁਅਪੁਨੋਕਰਿਮਾਨੈ॥੧॥ਮਨਮੂੜੇਦੇਖਿਰਹਿਓਪ੍ਰਭਸੁਆਮੀ॥ਜੋ
ਕਿਛੁਕਰਹਿਸੋਈਸੋਈਜਾਣੈਰਹੈਨਕਛੂਐਛਾਨੀ॥ਰਹਾਉ॥ਜਿਹਵਾਸੁਆਦਲੋ
ਭਮਦਿਮਾਤੋਉਪਜੇਅਨਿਕਬਿਕਾਰਾ॥ਬਹੁਤੁਜੋਨਿਭਰਮਤਦੁਖੁਪਾਇਆਹਉਮੈ
ਬੰਧਨਕੇਭਾਰਾ॥੨॥ਦੇਇਕਿਵਾੜਅਨਿਕਪੜਦੇਮਹਿਪਰਦਾਰਾਸੰਗਿਫਾਕੈ
ਚਿਤ੍ਰਗੁਪਤਜਬਲੇਖਾਮਾਗਹਿਤਬਕਉਣੁਪੜਦਾਤੇਰਾਢਾਕੈ॥੩॥ਦੀਨਦਇ
ਆਲਪੂਰਨਦੁਖਭੰਜਨਤੁਮਬਿਨੁਓਟਨਕਾਈ॥ਕਾਢਿਲੇਹੁਸੰਸਾਰਸਾਗਰਮਹਿ

ਨਾਨਕਪ੍ਰਭਸਰਣਾਈ॥੪॥੧੫॥੨੬॥ਸੋਰਠਿਮਹਲਾ੫ ॥ਪਾਰਬ੍ਰਹਮੁ
ਹੋਆਸਹਾਈਕਥਾਕੀਰਤਨੁਸੁਖਦਾਈ॥ਗੁਰਪੂਰੇਕੀਬਾਣੀਜਪਿਅਨਦੁਕਰਹੁ
ਨਿਤਪ੍ਰਾਣੀ॥੧॥ਹਰਿਸਾਚਾਸਿਮਰਹੁਭਾਈ॥ਸਾਧਸੰਗਿਸਦਾਸੁਖੁਪਾਈਐਹ
ਰਿਬਿਸਰਿਨਕਬਹੂਜਾਈ॥ਰਹਾਉ॥ਅੰਮ੍ਰਿਤਨਾਮੁਪਰਮੇਸਰੁਤੇਰਾਜੋਸਿਮਰੈ
ਸੋਜੀਵੈ॥ਜਿਸਨੋਕਰਮਿਪਰਾਪਤਿਹੋਵੈਸੋਜਨੁਨਿਰਮਲੁਥੀਵੈ॥੨॥ਬਿਘਨ
ਬਿਨਾਸਨਸਭਿਦੁਖਨਾਸਨਗੁਰਚਰਣੀਮਨੁਲਾਗਾ॥ਗੁਣਗਾਵਤਅਚੁਤ
ਅਬਿਨਾਸੀਅਨਦਿਨੁਹਰਿਰੰਗਿਜਾਗਾ॥੩॥ਮਨਇਛੇਸੇਈਫਲਪਾਏਹਰਿ
ਕੀਕਥਾਸੁਹੇਲੀ॥ਆਦਿਅੰਤਿਮਧਿਨਾਨਕਕਉਸੋਪ੍ਰਭੁਹੋਆਬੇਲੀ॥੪॥੧
੬॥੨੭॥ਸੋਰਠਿਮਹਲਾ੫ ਪੰਚਪਦਾ॥ ॥ਬਿਨਸੈਮੋਹੁਮੇਰਾਅਰੁ
ਤੇਰਾਬਿਨਸੈਅਪਨੀਧਾਰੀ॥੧॥ਸੰਤਹੁਇਹਾਬਤਾਵਹੁਕਾਰੀ॥ਜਿਤੁਹਉਮੈਗ
ਰਬੁਨਿਵਾਰੀ॥੧॥ਰਹਾਉ॥ਸਰਬਭੂਤਪਾਰਬ੍ਰਹਮੁਕਰਿਮਾਨਿਆਹੋਵਾਂਸਗਲ
ਰੇਨਾਰੀ॥੨॥ਪੇਖਿਓਪ੍ਰਭਜੀਉਅਪੁਨੈਸੰਗੇਚੂਕੈਭੀਤਿਭ੍ਰਮਾਰੀ॥੩॥ਅਉ
ਖਧੁਨਾਮੁਨਿਰਮਲਜਲੁਅੰਮ੍ਰਿਤੁਪਾਈਐਗੁਰੂਦੁਆਰੀ॥੪॥ਕਹੁਨਾਨਕ
ਜਿਸੁਮਸਤਕਿਲਿਖਿਆਤਿਸੁਗੁਰਮਿਲਿਰੋਗਬਿਦਾਰੀ॥੫॥੧੭॥੨੮
॥
ਸੋਰਠਿਮਹਲਾ੫ ਦੁਪਦੇ॥ ਘਰੁ੨ ੧ੴਸਤਿਗੁਰਪ੍ਰਸਾਦਿ॥
ਸਗਲਬਨਸਪਤਿਮਹਿਬੈਸੰਤਰੁਸਗਲਦੂਧਮਹਿਘੀਆ॥ਊਚਨੀਚ
ਮਹਿਜੋਤਿਸਮਾਣੀਘਟਿਘਟਿਮਾਧਉਜੀਆ॥੧॥ਸੰਤਹੁਘਟਿਘਟਿਰ
ਹਿਆਸਮਾਹਿਓ॥ਪੂਰਨਪੂਰਿਰਹਿਓਸਰਬਮਹਿਜਲਿਥਲਿਰਮਈਆ
ਆਹਿਓ॥੧॥ਰਹਾਉ॥ਗੁਣਨਿਧਾਨਨਾਨਕੁਜਸੁਗਾਵੈਸਤਿਗੁਰਿਭਰਮੁਚੁ
ਕਾਇਓ॥ਸਰਬਨਿਵਾਸੀਸਦਾਅਲੇਪਾਸਭਮਹਿਰਹਿਆਸਮਾਇਓ॥
੨॥੧॥੨੯॥ਸੋਰਠਿਮਹਲਾ੫ ॥ਜਾਕੈਸਿਮਰਣਿਹੋਇਅਨੰਦਾ
ਬਿਨਸੈਜਨਮਮਰਣਭੈਦੁਖੀ॥ਚਾਰਿਪਦਾਰਥਨਵਨਿਧਿਪਾਵਹਿਬਹੁਰਿ

ਨਾਤ੍ਰਿਸਨਾਭੁਖੀ॥੧॥ਜਾਕੈਨਾਮੁਲੈਤਤੂਸੁਖੀ॥ਸਾਸਿਸਾਸਿਧਿਆਵਹੁਠਾਕੁਰਕਉਮਨ
ਤਨਜੀਅਰੇਮੁਖੀ॥੧॥ਰਹਾਉ॥ਸਾਂਤਿਪਾਵਹਿਹੋਵਹਿਮਨਸੀਤਲਅਗਨਿਨਅੰਤਰਿ
ਧੁਖੀ॥ਗੁਰਨਾਨਕਕਉਪ੍ਰਭੂਦਿਖਾਇਆਜਲਿਥਲਿਤ੍ਰਿਭਵਣਿਰੁਖੀ॥੨॥੫॥੩੦॥
॥ਸੋਰਠਿਮਹਲਾ੫ ॥ਕਾਮਕ੍ਰੋਧਲੋਭਝੂਠਨਿੰਦਾਇਨਤੇਆਪਿਛਡਾਵਹੁ॥
ਇਹਭੀਤਰਤੇਇਨਕਉਡਾਰਹੁਆਪਨਨਿਕਟਿਬੁਲਾਵਹੁ॥੧॥ਅਪੁਨੀਬਿਧਿਆ
ਪਿਜਨਾਵਹੁ॥ਹਰਿਜਨਮੰਗਲਗਾਵਹੁ॥੧॥ਰਹਾਉ॥ਬਿਸਰੁਨਾਹੀਕਬਹੂਹੀਏਤੇਇ
ਹਬਿਧਿਮਨਮਹਿਪਾਵਹੁ॥ਗੁਰੁਪੂਰਾਭੇਟਿਓਵਡਭਾਗੀਜਨਨਾਨਕਕਤਹਿਨਧਾਵਹੁ॥
੨॥੬॥੩੧॥ਸੋਰਠਿਮਹਲਾ੫ ॥ਜਾਕੈਸਿਮਰਣਿਸਭੁਕਛੁਪਾਈਐਬਿਰਥੀ
ਘਾਲਨਜਾਈ॥ਤਿਸੁਪ੍ਰਭਤਿਆਗਿਅਵਰਕਤਰਾਚਹੁਜੋਸਭਮਹਿਰਹਿਆਸਮਾਈ
॥੧॥ਹਰਿਹਰਿਸਿਮਰਹੁਸੰਤਗੋਪਾਲਾ॥ਸਾਧਸੰਗਿਮਿਲਿਨਾਮੁਧਿਆਵਹੁਪੂਰਨਹੋਵੈ
ਘਾਲਾ॥੧॥ਰਹਾਉ॥ਸਾਰਿਸਮਾਲੈਨਿਤਿਪ੍ਰਤਿਪਾਲੈਪ੍ਰੇਮਸਹਿਤਗਲਿਲਾਵੈ॥ਕਹੁ
ਨਾਨਕਪ੍ਰਭਤੁਮਰੇਬਿਸਰਤਜਗਤਜੀਵਨੁਕੈਸੇਪਾਵੈ॥੨॥੭॥੩੨॥ਸੋਰਠਿਮਹਲਾ
੫ ॥ਅਬਿਨਾਸੀਜੀਅਨਕੋਦਾਤਾਸਿਮਰਤਸਭਮਲੁਖੋਈ॥ਗੁਣਨਿਧਾਨਭ
ਗਤਨਕਉਬਰਤਨਿਬਿਰਲਾਪਾਵੈਕੋਈ॥੧॥ਮੇਰੇਮਨਜਪਿਗੁਰਗੋਪਾਲਪ੍ਰਭੁਸੋਈ
॥ਜਾਕੀਸਰਣਿਪਾਇਐਸੁਖੁਪਾਈਐਬਾਹੁੜਿਦੂਖੁਨਹੋਈ॥੧॥ਰਹਾਉ॥ਵਡਭਾ
ਗੀਸਾਧਸੰਗੁਪਰਾਪਤਿਤਿਨਭੇਟਤਦੁਰਮਤਿਖੋਈ॥ਤਿਨਕੀਧੂਰਿਨਾਨਕਦਾਸੁਬਾਛੈ
ਜਿਨਹਰਿਨਾਮੁਰਿਦੈਪਰੋਈ॥੨॥੮॥੩੩॥ਸੋਰਠਿਮਹਲਾ੫ ॥ਜਨਮਜ
ਨਮਕੇਦੂਖਨਿਵਾਰੈਸੂਕਾਮਨੁਸਾਧਾਰੈ॥ਦਰਸਨੁਭੇਟਤਹੋਤਨਿਹਾਲਾਹਰਿਕਾਨਾਮੁ
ਚਾਰੈ॥੧॥ਮੇਰਾਬੈਦੁਗੁਰੂਗੋਵਿੰਦਾ॥ਹਰਿਹਰਿਨਾਮੁਅਉਖਧੁਮੁਖਿਦੇਵੈਕਾਟੈਜਮ
ਕੀਫੰਧਾ॥੧॥ਰਹਾਉ॥ਸਮਰਥਪੁਰਖਪੂਰਨਬਿਧਾਤੇਆਪੇਕਰਣੈਹਾਰਾ॥ਅਪਨਾ
ਸਹਰਿਆਪਿਉਬਾਰਿਆਨਾਨਕਨਾਮਅਧਾਰਾ॥੨॥੯॥੩੪॥ਸੋਰਠਿਮਹਲਾ੫
॥ ਅੰਤਰਕੀਗਤਿਤੁਮਹੀਜਾਨੀਤੁਝਹੀਪਾਹਿਨਿਬੇਰੋ॥ਬਖਸਿਲੈਹੁਸਾਹਿਬ
ਪ੍ਰਭਅਪਨੇਲਾਖਖਤੇਕਰਿਫੇਰੋ॥੧॥ਪ੍ਰਭਜੀਤੂਮੇਰੋਠਾਕੁਰਨੇਰੋ॥ਹਰਿਚਰਣਸਰਣ

ਮੋਹਿਚੇਰੋ॥੧॥ਰਹਾਉ॥ਬੇਸੁਮਾਰਬੇਅੰਤਸੁਆਮੀਊਚੋਗੁਨੀਗਹੇਰੋ॥ਕਾਟਿ
ਸਿਲਕਕੀਨੋਅਪੁਨੋਦਾਸਰੋਤਉਨਾਨਕਕਹਾਨਿਹੋਰੋ॥੨॥੭॥੩੫॥ਸੋਰਠਿਮ:
੫ ॥ਭਏਕ੍ਰਿਪਾਲਗੁਰੂਗੋਵਿੰਦਾਸਗਲਮਨੋਰਥਪਾਏ॥ਅਸਥਿਰਭਏਲਾਗਿਹ
ਰਿਚਰਣੀਗੋਵਿੰਦਕੇਗੁਣਗਾਏ॥੧॥ਭਲੋਸਮੂਰਤੁਪੂਰਾ॥ਸਾਂਤਿਸਹਜਆਨੰਦਨਾ
ਮੁਜਪਿਵਾਜੇਅਨਹਦਤੂਰਾ॥੧॥ਰਹਾਉ॥ਮਿਲੇਸੁਆਮੀਪ੍ਰੀਤਮਅਪੁਨੇਘਰ
ਮੰਦਰਸੁਖਦਾਈ॥ਹਰਿਨਾਮੁਨਿਧਾਨੁਨਾਨਕਜਨਪਾਇਆਸਗਲੀਇਛਪੁਜਾ
ਈ॥੨॥੮॥੩੬॥ਸੋਰਠਿਮਹਲਾ੫ ॥ਗੁਰਕੇਚਰਨਬਸੇਰਿਦਭੀਤਰਿਸੁਭ
ਲਖਣਪ੍ਰਭਿਕੀਨਾ॥ਭਏਕ੍ਰਿਪਾਲਪੂਰਨਪਰਮੇਸਰਨਾਮਨਿਧਾਨਮਨਿਚੀਨਾ॥੧॥
ਮੇਰੋਗੁਰੁਰਖਵਾਰੋਮੀਤ॥ਦੂਣਚਊਣੀਦੇਵਡਿਆਈਸੋਭਾਨੀਤਾਨੀਤ॥੧॥ਰਹਾਉ
॥ਜੀਅਜੰਤਪ੍ਰਭਿਸਗਲਉਧਾਰੇਦਰਸਨੁਦੇਖਣਹਾਰੇ॥ਗੁਰਪੂਰੇਕੀਅਚਰਜਵ
ਡਿਆਈਨਾਨਕਸਦਬਲਿਹਾਰੇ॥੨॥੯॥੩੭॥ਸੋਰਠਿਮਹਲਾ੫ ॥ਸੰਚਨਿ
ਕਰਉਨਾਮਧਨੁਨਿਰਮਲਥਾਤੀਅਗਮਅਪਾਰ॥ਬਿਲਛਿਬਿਨੋਦਆਨੰਦਸੁਖ
ਮਾਣਹੁਖਾਇਜੀਵਹੁਸਿਖਪਰਵਾਰ॥੧॥ਹਰਿਕੇਚਰਨਕਮਲਆਧਾਰ॥ਸੰਤ
ਪ੍ਰਸਾਦਿਪਾਇਓਸਚਬੋਹਿਥੁਚੜਿਲੰਘਉਬਿਖੁਸੰਸਾਰ॥੧॥ਰਹਾਉ॥ਭਏਕ੍ਰਿ
ਪਾਲਪੂਰਨਅਬਿਨਾਸੀਆਪਹਿਕੀਨੀਸਾਰ॥ਪੇਖਿਪੇਖਿਨਾਨਕਬਿਗਸਾਨੋਨਾ
ਨਕਨਾਹੀਸੁਮਾਰ॥੨॥੧੦॥੩੮॥ਸੋਰਠਿਮਹਲਾ੫॥ਗੁਰਪੂਰੈਅਪਨੀਕਲ
ਧਾਰੀਸਭਘਟਉਪਜੀਦਇਆ॥ਆਪੇਮੇਲਿਵਡਾਈਕੀਨੀਕੁਸਲਖੇਮਸਭਭਇ
ਆ॥੧॥ਸਤਿਗੁਰੁਮੇਰੈਨਾਲਿ॥ਪਾਰਬ੍ਰਹਮੁਜਪਿਸਦਾਨਿਹਾਲ॥ਰਹਾਉ॥ਅੰਤਰਿ
ਬਾਹਰਿਥਾਨਥਨੰਤਰਿਜਤਕਤਪੇਖਉਸੋਈ॥ਨਾਨਕਗੁਰੁਪਾਇਓਵਡਭਾਗੀ
ਤਿਸਜੇਵਡੁਅਵਰੁਨਕੋਈ॥੨॥੧੧॥੩੯॥ਸੋਰਠਿਮਹਲਾ੫ ॥ਸੁਖਮੰਗਲ
ਕਲਿਆਣਸਹਜਧੁਨਿਪ੍ਰਭਕੇਚਰਣਨਿਹਾਰਿਆ॥ਰਾਖਨਹਾਰੈਰਾਖਿਓਬਾਰਿ
ਕੁਸਤਿਗੁਰਿਤਾਪੁਉਤਾਰਿਆ॥੧॥ਉਬਰੇਸਤਿਗੁਰਕੀਸਰਣਾਈ॥ਜਾਕੀਸੇਵਨ
ਬਿਰਥੀਜਾਈ॥੧॥ਰਹਾਉ॥ਘਰਮਹਿਸੁਖਬਾਹਰਿਫੁਨਿਸੁਖਾਪ੍ਰਭਅਪਨੇਭਏ

ਦਇਆਲਾ॥ਨਾਨਕਬਿਘਨੁਨਲਾਗੈਕੋਊਮੇਰਾਪ੍ਰਭੁਹੋਆਕ੍ਰਿਪਾਲਾ॥੨॥੧੨
॥੪੦॥ਸੋਰਠਿਮਹਲਾ੫ ॥ਸਾਧੂਸੰਗਿਭਇਆਮਨਿਉਦਮੁਨਾਮੁਰਤਨੁਜਸੁਗਾ
ਈ॥ਮਿਟਿਗਈਚਿੰਤਾਸਿਮਰਿਅਨੰਤਾਸਾਗਰੁਤਰਿਆਭਾਈ॥੧॥ਹਿਰਦੈਹਰਿਕੇਚ
ਰਣਵਸਾਈ॥ਸੁਖੁਪਾਇਆਸਹਜਧੁਨਿਉਪਜੀਰੋਗਾਘਾਣਿਮਿਟਾਈ॥ਰਹਾਉ॥
ਕਿਆਗੁਣਤੇਰੇਆਖਿਵਖਾਣਾਕੀਮਤਿਕਹਣੁਨਜਾਈ॥ਨਾਨਕਭਗਤਭਏਅਬਿ
ਨਾਸੀਅਪੁਨਾਪ੍ਰਭੁਭਇਆਸਹਾਈ॥੨॥੧੩॥੪੧॥ਸੋਰਠਿਮਹਲਾ੫॥ਗਏਕਲੇ
ਸਰੋਗਸਭਿਨਾਸੇਪ੍ਰਭਿਅਪੁਨੈਕਿਰਪਾਧਾਰੀ॥ਆਠਪਹਰਆਰਾਧਹੁਸੁਆਮੀਪੂਰਨ
ਘਾਲਹਮਾਰੀ॥੧॥ਹਰਿਜੀਉਤੂਸੁਖਸੰਪਤਿਰਾਸਿ॥ਰਾਖਿਲੈਹੁਭਾਈਮੇਰੇਕਉਪ੍ਰਭ
ਆਗੈਅਰਦਾਸਿ॥ਰਹਾਉ॥ਜੋਮਾਗਉਸੋਈਸੋਈਪਾਵਉਅਪਨੇਖਸਮਭਰੋਸਾ॥ਕ
ਹੁਨਾਨਕਗੁਰੁਪੂਰਾਭੇਟਿਓਮਿਟਿਓਸਗਲਅੰਦੇਸਾ॥੨॥੧੪॥੪੨॥ਸੋਰਠਿਮਹ
ਲਾ੫ ॥ਸਿਮਰਿਸਿਮਰਿਗੁਰੁਸਤਿਗੁਰੁਅਪਨਾਸਗਲਾਦੂਖੁਮਿਟਾਇਆ॥
ਤਾਪਰੋਗਗਏਗੁਰਬਚਨੀਮਨਇਛੇਫਲਪਾਇਆ॥੧॥ਮੇਰਾਗੁਰੁਪੂਰਾਸੁਖ
ਦਾਤਾ॥ਕਰਣਕਾਰਣਸਮਰਥੁਸੁਆਮੀਪੂਰਨਪੁਰਖੁਬਿਧਾਤਾ॥ਰਹਾਉ॥ਅਨੰ
ਦਬਿਨੋਦਮੰਗਲਗੁਣਗਾਵਹੁਗੁਰਨਾਨਕਭਏਦਇਆਲਾ॥ਜੈਜੈਕਾਰਭਏ
ਜਗਭੀਤਰਿਹੋਆਪਾਰਬ੍ਰਹਮਰਖਵਾਲਾ॥੨॥੧੫॥੪੩॥ਸੋਰਠਿਮਹਲਾ੫
॥ਹਮਰੀਗਣਤਨਗਣੀਆਕਾਈਅਪਣਾਬਿਰਦੁਪਛਾਣਿ॥ਹਾਥਦੇਇ
ਰਾਖੇਕਰਿਅਪੁਨੇਸਦਾਸਦਾਰੰਗੁਮਾਣਿ॥੧॥ਸਾਚਾਸਾਹਿਬੁਸਦਮਿਹਰਵਾਣ
॥ਬੰਧੁਪਾਇਆਮੇਰੈਸਤਿਗੁਰਿਪੂਰੈਹੋਈਸਰਬਕਲਿਆਣ॥੧॥ਰਹਾਉ॥ਜੀ
ਉਪਾਇਪਿੰਡੁਜਿਨਿਸਾਜਿਆਦਿਤਾਪੈਨਣੁਖਾਣੁ॥ਅਪਨੇਦਾਸਕੀਆਪਿ
ਪੈਜਰਾਖੀਨਾਨਕਸਦਕੁਰਬਾਣੁ॥੨॥੧੬॥੪੪॥ਸੋਰਠਿਮਹਲਾ੫ ॥ਦੁਰਤੁ
ਗਵਾਇਆਹਰਿਪ੍ਰਭਿਆਪੇਸਭੁਸੰਸਾਰੁਉਬਾਰਿਆ॥ਪਾਰਬ੍ਰਹਮਿਪ੍ਰਭਿਕਿਰਪਾ
ਧਾਰੀਅਪਣਾਬਿਰਦੁਸਮਾਰਿਆ॥੧॥ਹੋਈਰਾਜੇਰਾਮਕੀਰਖਵਾਲੀ॥ਸੁਖਸ
ਹਜਆਨਦਗੁਣਗਾਵਹੁਮਨੁਤਨੁਦੇਹਸੁਖਾਲੀ॥੧॥ਰਹਾਉ॥ਪਤਿਤਉਧ

ਰਣੁਸਤਿਗੁਰੁਮੇਰਾਮੋਹਿਤਿਸਕਾਭਰਵਾਸਾ॥ਬਖਸਿਲਏਸਭਿਸਚੈਸਾਹਿਬਿਸੁਣਿ
ਨਾਨਕਕੀਅਰਦਾਸਾ॥੨॥੧੭॥੪੫॥ਸੋਰਠਿਮਹਲਾ੫ ॥ਬਖਸਿਆ
ਪਾਰਬ੍ਰਹਮਪਰਮੇਸਰਿਸਗਲੇਰੋਗਬਿਦਾਰੇ॥ਗੁਰਪੂਰੇਕੀਸਰਣੀਉਬਰੇਕਾ
ਰਜਸਗਲਸਵਾਰੇ॥੧॥ਹਰਿਜਨਿਸਿਮਰਿਆਨਾਮਅਧਾਰਿ॥ਤਾਪੁਉਤਾਰਿਆ
ਸਤਿਗੁਰਿਪੂਰੈਅਪਣੀਕਿਰਪਾਧਾਰਿ॥ਰਹਾਉ॥ਸਦਾਅਨੰਦਕਰਹਮੇਰੇਪਿਆ
ਰੇਹਰਿਗੋਵਿਦੁਗੁਰਿਰਾਖਿਆ॥ਵਡੀਵਡਿਆਈਨਾਨਕਕਰਤੇਕੀਸਾਚੁਸਬ
ਦੁਸਤਿਭਾਖਿਆ॥੨॥੧੮॥੪੬॥ਸੋਰਠਿਮਹਲਾ੫ ॥ਭਏਕ੍ਰਿਪਾਲਸੁਆ
ਮੀਮੇਰੇਤਿਤੁਸਾਚੈਦਰਬਾਰਿ॥ਸਤਿਗੁਰਿਤਾਪੁਗਵਾਇਆਭਾਈਠਾਢਿਪਈਸੰ
ਸਾਰਿ॥ਅਪਣੇਜੀਅਜੰਤਆਪੇਰਾਖੇਜਮਹਿਕੀਓਹਟਤਾਰਿ॥੧॥ਹਰਿਕੇਚ
ਰਣਰਿਦੈਉਰਿਧਾਰਿ॥ਸਦਾਸਦਾਪ੍ਰਭੁਸਿਮਰੀਐਭਾਈਦੁਖਕਿਲਬਿਖਕਾਟਣ
ਹਾਰੁ॥੧॥ਰਹਾਉ॥ਤਿਸਕੀਸਰਣੀਊਬਰੈਭਾਈਜਿਨਿਰਚਿਆਸਭੁਕੋਇ॥ਕ
ਰਣਕਾਰਣਸਮਰਥੁਸੋਭਾਈਸਚੈਸਚੀਸੋਇ॥ਨਾਨਕਪ੍ਰਭੂਧਿਆਈਐਭਾਈ
ਮਨੁਤਨੁਸੀਤਲੁਹੋਇ॥੨॥੧੯॥੪੭॥ਸੋਰਠਿਮਹਲਾ੫ ॥ਸੰਤਹੁਹਰਿਹ
ਰਿਨਾਮੁਧਿਆਈ॥ਸੁਖਸਾਗਰਪ੍ਰਭੁਵਿਸਰਉਨਾਹੀਮਨਚਿੰਦਿਅੜਾਫਲੁਪ
ਈ॥੧॥ਰਹਾਉ॥ਸਤਿਗੁਰਿਪੂਰੈਤਾਪੁਗਵਾਇਆਅਪਣੀਕਿਰਪਾਧਾਰੀ॥
ਪਾਰਬ੍ਰਹਮਪ੍ਰਭਭਏਦਇਆਲਾਦੁਖੁਮਿਟਿਆਸਭਪਰਵਾਰੀ॥੧॥ਸਰਬ
ਨਿਧਾਨਮੰਗਲਰਸਰੂਪਾਹਰਿਕਾਨਾਮੁਅਧਾਰੋ॥ਨਾਨਕਪਤਿਰਾਖੀਪਰਮੇਸ
ਰਿਉਧਰਿਆਸਭੁਸੰਸਾਰੋ॥੨॥੨੦॥੪੮॥ਸੋਰਠਿਮਹਲਾ੫॥ਮੇਰਾਸਤਿਗੁ
ਰੁਰਖਵਾਲਾਹੋਆ॥ਧਾਰਿਕ੍ਰਿਪਾਪ੍ਰਭਹਾਥਦੇਰਾਖਿਆਹਰਿਗੋਵਿਦੁਨਵਾਨਿਰੋ
ਆ॥੧॥ਰਹਾਉ॥ਤਾਪੁਗਇਆਪ੍ਰਭਿਆਪਿਮਿਟਾਇਆਜਨਕੀਲਾਜਰਖਾ
ਈ॥ਸਾਧਸੰਗਤਿਤੇਸਭਫਲਪਾਏਸਤਿਗੁਰਕੈਬਲਿਜਾਂਈ॥੧॥ਹਲਤੁਪ
ਲਤੁਪ੍ਰਭਿਦੋਵੈਸਵਾਰੇਹਮਰਾਗੁਣੁਅਵਗੁਣੁਨਬੀਚਾਰਿਆ॥ਅਟਲਬਚ
ਨੁਨਾਨਕਗੁਰਤੇਰਾਸਫਲਕਰੁਮਸਤਕਿਧਾਰਿਆ॥੨॥੨੧॥੪੯॥ਸੋਰਠਿਮ

ਹਲਾ ੫ ॥ ਜੀਅ ਜੰਤ੍ਰ ਸਭਿ ਤਿਸ ਕੇ ਕੀਏ ਸੋਈ ਸੰਤ ਸਹਾਈ ॥ ਅਪੁਨੇ ਸੇਵਕ ਕੀ ਆਪੇ ਰਾਖੈ
ਪੂਰਨ ਭਈ ਬਡਾਈ ॥੧॥ ਪਾਰਬ੍ਰਹਮੁ ਪੂਰਾ ਮੇਰੈ ਨਾਲਿ ॥ ਗੁਰਿ ਪੂਰੈ ਪੂਰੀ ਸਭ ਰਾਖੀ ਹੋਏ ਸ
ਰਬ ਦਇਆਲ ॥੧॥ ਰਹਾਉ ॥ ਅਨਦਿਨੁ ਨਾਨਕੁ ਨਾਮੁ ਧਿਆਏ ਜੀਅ ਪ੍ਰਾਨ ਕਾ ਦਾਤਾ ॥
ਅਪੁਨੇ ਦਾਸ ਕਉ ਕੰਠਿ ਲਾਇ ਰਾਖੈ ਜਿਉ ਬਾਰਿਕ ਪਿਤ ਮਾਤਾ ॥੨॥੨੨॥੫੦॥

ਸੋਰਠਿ ਮਹਲਾ ੫ ਘਰੁ ੩ ਚਉਪਦੇ ੧ੴ ਸਤਿਗੁਰ ਪ੍ਰਸਾਦਿ ॥ ਮਿਲਿ
ਪੰਚਹੁ ਨਹੀ ਸਹਸਾ ਚੁਕਾਇਆ ॥ ਸਿਕਦਾਰਹੁ ਨਹ ਪਤੀਆਇਆ ॥ ਉਮਰਾਵਹੁ ਆ
ਗੈ ਝੇਰਾ ॥ ਮਿਲਿ ਰਾਜਨ ਰਾਮ ਨਿਬੇਰਾ ॥੧॥ ਅਬ ਢੂਢਨ ਕਤਹੁ ਨ ਜਾਈ ॥ ਗੋਬਿਦ
ਭੇਟੇ ਗੁਰ ਗੋਸਾਈ ॥ ਰਹਾਉ ॥ ਆਇਆ ਪ੍ਰਭ ਦਰਬਾਰਾ ॥ ਤਾ ਸਗਲੀ ਮਿਟੀ ਪੂਕਾਰਾ ॥
ਲਬਧਿ ਆਪਣੀ ਪਾਈ ॥ ਤਾ ਕਤ ਆਵੈ ਕਤ ਜਾਈ ॥੨॥ ਤਹ ਸਾਚ ਨਿਆਇ ਨਿਬੇਰਾ ॥
ਊਹਾ ਸਮ ਠਾਕੁਰੁ ਸਮ ਚੇਰਾ ॥ ਅੰਤਰਜਾਮੀ ਜਾਨੈ ॥ ਬਿਨੁ ਬੋਲਤ ਆਪਿ ਪਛਾਨੈ ॥੩॥
ਸਰਬ ਥਾਨ ਕੋ ਰਾਜਾ ॥ ਤਹ ਅਨਹਦ ਸਬਦ ਅਗਾਜਾ ॥ ਤਿਸੁ ਪਹਿ ਕਿਆ ਚਤੁਰਾਈ ॥
ਮਿਲੁ ਨਾਨਕ ਆਪੁ ਗਵਾਈ ॥੪॥੧॥੫੧॥ ਸੋਰਠਿ ਮਹਲਾ ੫ ॥ ਹਿਰਦੈ ਨਾਮੁ ਵ
ਸਾਇਹੁ ॥ ਘਰਿ ਬੈਠੇ ਗੁਰੂ ਧਿਆਇਹੁ ॥ ਗੁਰਿ ਪੂਰੈ ਸਚੁ ਕਹਿਆ ॥ ਸੋ ਸੁਖੁ ਸਾਚਾ ਲ
ਹਿਆ ॥੧॥ ਅਪੁਨੋ ਹੋਇਓ ਗੁਰੁ ਮਿਹਰਵਾਨਾ ॥ ਅਨਦ ਸੂਖ ਕਲਿਆਣ ਮੰਗਲ ਸਿਉ
ਘਰਿ ਆਏ ਕਰਿ ਇਸਨਾਨਾ ॥ ਰਹਾਉ ॥ ਸਾਚੀ ਗੁਰ ਵਡਿਆਈ ॥ ਤਾ ਕੀ ਕੀਮਤਿ ਕ
ਹਣੁ ਨ ਜਾਈ ॥ ਸਿਰਿ ਸਾਹਾ ਪਾਤਿਸਾਹਾ ॥ ਗੁਰ ਭੇਟਤ ਮਨਿ ਓਮਾਹਾ ॥੨॥ ਸਗਲ ਪਰਾ
ਛਤ ਲਾਥੇ ॥ ਮਿਲਿ ਸਾਧਸੰਗਤਿ ਕੈ ਸਾਥੇ ॥ ਗੁਣ ਨਿਧਾਨ ਹਰਿ ਨਾਮਾ ॥ ਜਪਿ ਪੂ
ਰਨ ਹੋਏ ਕਾਮਾ ॥੩॥ ਗੁਰਿ ਕੀਨੋ ਮੁਕਤਿ ਦੁਆਰਾ ॥ ਸਭ ਸ੍ਰਿਸਟਿ ਕਰੈ ਜੈਕਾਰਾ ॥ ਨਾ
ਨਕ ਪ੍ਰਭੁ ਮੇਰੈ ਸਾਥੇ ॥ ਜਨਮ ਮਰਣ ਭੈ ਲਾਥੇ ॥੪॥੨॥੫੨॥ ਸੋਰਠਿ ਮਹਲਾ ੫ ॥
ਗੁਰਿ ਪੂਰੈ ਕਿਰਪਾ ਧਾਰੀ ॥ ਪ੍ਰਭਿ ਪੂਰੀ ਲੋਚ ਹਮਾਰੀ ॥ ਕਰਿ ਇਸਨਾਨੁ ਗ੍ਰਿਹਿ ਆਏ ॥
ਅਨਦ ਮੰਗਲ ਸੁਖ ਪਾਏ ॥੧॥ ਸੰਤਹੁ ਰਾਮ ਨਾਮਿ ਨਿਸਤਰੀਐ ॥ ਊਠਤ ਬੈਠਤ ਹ
ਰਿ ਹਰਿ ਧਿਆਈਐ ਅਨਦਿਨੁ ਸੁਕ੍ਰਿਤੁ ਕਰੀਐ ॥੧॥ ਰਹਾਉ ॥ ਸੰਤ ਕਾ ਮਾਰਗੁ ਧਰ

ਮ ਕੀ ਪਉੜੀ ਕੋ ਵਡਭਾਗੀ ਪਾਏ ॥ ਕੋਟਿ ਜਨਮ ਕੇ ਕਿਲਬਿਖ ਨਾਸੇ ਹਰਿ ਚਰਣੀ ਚਿਤੁ ੩੧੯
ਲਾਏ ॥੨॥ ਉਸਤਤਿ ਕਰਹੁ ਸਦਾ ਪ੍ਰਭ ਅਪਨੇ ਜਿਨਿ ਪੂਰੀ ਕਲ ਰਾਖੀ ॥ ਜੀਅ ਜੰਤ
ਸਭਿ ਭਏ ਪਵਿਤ੍ਰਾ ਸਤਿਗੁਰ ਕੀ ਸਚੁ ਸਾਖੀ ॥੩॥ ਬਿਘਨ ਬਿਨਾਸਨ ਸਭਿ ਦੁਖ ਨਾ
ਸਨ ਸਤਿਗੁਰਿ ਨਾਮੁ ਦ੍ਰਿੜਾਇਆ ॥ ਖੋਏ ਪਾਪ ਭਏ ਸਭਿ ਪਾਵਨ ਜਨ ਨਾਨਕ ਸੁਖਿ
ਘਰਿ ਆਇਆ ॥੪॥੩॥੫੩॥ ਸੋਰਠਿ ਮਹਲਾ ੫ ॥ ਸਾਹਿਬੁ ਗੁਨੀ ਗਹੇਰਾ ॥
ਘਰੁ ਲਸਕਰੁ ਸਭੁ ਤੇਰਾ ॥ ਰਖਵਾਲੇ ਗੁਰ ਗੋਪਾਲਾ ॥ ਸਭਿ ਜੀਅ ਭਏ ਦਇਆਲਾ
॥੧॥ ਜਪਿ ਅਨਦਿ ਰਹਉ ਗੁਰ ਚਰਣਾ ॥ ਭਉ ਕਤਹਿ ਨਹੀ ਪ੍ਰਭ ਸਰਣਾ ॥ ਰਹਾਉ ॥
ਤੇਰਿਆ ਦਾਸਾ ਰਿਦੈ ਮੁਰਾਰੀ ॥ ਪ੍ਰਭਿ ਅਬਿਚਲ ਨੀਵ ਉਸਾਰੀ ॥ ਬਲੁ ਧਨੁ ਤਕੀ
ਆ ਤੇਰਾ ॥ ਤੂ ਭਾਰੋ ਠਾਕੁਰੁ ਮੇਰਾ ॥੨॥ ਜਿਨਿ ਜਿਨਿ ਸਾਧਸੰਗੁ ਪਾਇਆ ॥ ਸੋ ਪ੍ਰਭਿ
ਆਪਿ ਤਰਾਇਆ ॥ ਕਰਿ ਕਿਰਪਾ ਨਾਮ ਰਸੁ ਦੀਆ ॥ ਕੁਸਲ ਖੇਮ ਸਭ ਥੀਆ ॥੩॥ ਹੋ
ਏ ਪ੍ਰਭੂ ਸਹਾਈ ॥ ਸਭ ਉਠਿ ਲਾਗੀ ਪਾਈ ॥ ਸਾਸਿ ਸਾਸਿ ਪ੍ਰਭੁ ਧਿਆਈਐ ॥ ਹਰਿ ਮੰ
ਗਲੁ ਨਾਨਕ ਗਾਈਐ ॥੪॥੪॥੫੪॥ ਸੋਰਠਿ ਮਹਲਾ ੫ ॥ ਸੂਖ ਸਹਜ ਆਨੰਦਾ
॥ ਪ੍ਰਭੁ ਮਿਲਿਓ ਮਨਿ ਭਾਵੰਦਾ ॥ ਪੂਰੈ ਗੁਰਿ ਕਿਰਪਾ ਧਾਰੀ ॥ ਤਾ ਗਤਿ ਭਈ ਹਮਾਰੀ
॥੧॥ ਹਰਿ ਕੀ ਪ੍ਰੇਮ ਭਗਤਿ ਮਨੁ ਲੀਨਾ ॥ ਨਿਤ ਬਾਜੇ ਅਨਹਤ ਬੀਨਾ ॥ ਰਹਾਉ ॥ ਹਰਿ
ਚਰਣ ਕੀ ਓਟ ਸਤਾਣੀ ॥ ਸਭ ਚੂਕੀ ਕਾਣਿ ਲੋਕਾਣੀ ॥ ਜਗਿ ਜੀਵਨੁ ਦਾਤਾ ਪਾ
ਇਆ ॥ ਹਰਿ ਰਸਕਿ ਰਸਕਿ ਗੁਣ ਗਾਇਆ ॥੨॥ ਪ੍ਰਭ ਕਾਟਿਆ ਜਮ ਕਾ ਫਾਸਾ ॥ ਕ
ਮਨ ਪੂਰਨ ਹੋਈ ਆਸਾ ॥ ਜਹ ਪੇਖਾ ਤਹ ਸੋਈ ॥ ਹਰਿ ਪ੍ਰਭ ਬਿਨੁ ਅਵਰੁ ਨ ਕੋਈ ॥੩॥
ਕਰਿ ਕਿਰਪਾ ਪ੍ਰਭਿ ਰਾਖੇ ॥ ਸਭਿ ਜਨਮ ਜਨਮ ਦੁਖ ਲਾਥੇ ॥ ਨਿਰਭਉ ਨਾਮੁ ਧਿਆ
ਇਆ ॥ ਅਟਲ ਸੁਖੁ ਨਾਨਕ ਪਾਇਆ ॥੪॥੫॥੫੫॥ ਸੋਰਠਿ ਮਹਲਾ ੫ ॥
ਠਾਢਿ ਪਾਈ ਕਰਤਾਰੇ ॥ ਤਾਪੁ ਛੋਡਿ ਗਇਆ ਪਰਵਾਰੇ ॥ ਗੁਰਿ ਪੂਰੈ ਹੈ ਰਾਖੀ ॥ ਸਰ
ਣਿ ਸਚੇ ਕੀ ਤਾਕੀ ॥੧॥ ਪਰਮੇਸਰੁ ਆਪਿ ਹੋਆ ਰਖਵਾਲਾ ॥ ਸਾਂਤਿ ਸਹਜ ਸੁਖ
ਖਿਨ ਮਹਿ ਉਪਜੇ ਮਨੁ ਹੋਆ ਸਦਾ ਸੁਖਾਲਾ ॥ ਰਹਾਉ ॥ ਹਰਿ ਹਰਿ ਨਾਮੁ ਦੀਓ ਦਾਰੂ ॥
ਤਿਨਿ ਸਗਲਾ ਰੋਗੁ ਬਿਦਾਰੂ ॥ ਅਪਣੀ ਕਿਰਪਾ ਧਾਰੀ ॥ ਤਿਨਿ ਸਗਲੀ ਬਾਤ ਸਵਾਰੀ ॥

॥੨॥ਪ੍ਰਭਿਅਪਨਾਬਿਰਦੁਸਮਾਰਿਆ॥ਹਮਰਾਗੁਣੁਅਵਗੁਣੁਨਬੀਚਾਰਿਆ
॥ਗੁਰਕਾਸਬਦੁਭਇਓਸਾਖੀ॥ਤਿਨਿਸਗਲੀਲਾਜਰਾਖੀ॥੩॥ਬੋਲਾਇਆਬੋ
ਲੀਤੇਰਾ॥ਤੂਸਾਹਿਬੁਗੁਣੀਗਹੇਰਾ॥ਜਪਿਨਾਨਕਨਾਮੁਸਚੁਸਾਖੀ॥ਅਪੁਨੇਦਾਸ
ਕੀਪੈਜਰਾਖੀ॥੪॥੬॥੫੬॥ਸੋਰਠਿਮਹਲਾ੫॥ਵਿਚਿਕਰਤਾਪੁਰਖੁਖਲੋਆ॥
ਵਾਲੁਨਵਿੰਗਾਹੋਆ॥ਮਜਨੁਗੁਰਆਂਦਾਰਾਸੇ॥ਜਪਿਹਰਿਹਰਿਕਿਲਵਿਖਨਾਸੇ॥
੧॥ਸੰਤਹੁਰਾਮਦਾਸਸਰੋਵਰੁਨੀਕਾ॥ਜੋਨਾਵੈਸੋਕੁਲੁਤਰਾਵੈਉਧਾਰੁਹੋਆਹੈਜੀਕਾ॥
੧॥ਰਹਾਉ॥ਜੈਜੈਕਾਰੁਜਗੁਗਾਵੈ॥ਮਨਚਿੰਦਿਅੜੇਫਲਪਾਵੈ॥ਸਹੀਸਲਾਮਤਿ
ਨਾਇਆਏ॥ਅਪਣਾਪ੍ਰਭੂਧਿਆਏ॥੨॥ਸੰਤਸਰੋਵਰਨਾਵੈ॥ਸੋਜਨੁਪਰਮਗ
ਤਿਪਾਵੈ॥ਮਰੈਨਆਵੈਜਾਈ॥ਹਰਿਹਰਿਨਾਮੁਧਿਆਈ॥੩॥ਇਹੁਬ੍ਰਹਮਬਿਚਾਰੁ
ਸੁਜਾਨੈ॥ਜਿਸੁਦਇਆਲੁਹੋਇਭਗਵਾਨੈ॥ਬਾਬਾਨਾਨਕਪ੍ਰਭਸਰਣਾਈ॥ਸਭ
ਚਿੰਤਾਗਣਤਮਿਟਾਈ॥੪॥੭॥੫੭॥ਸੋਰਠਿਮਹਲਾ੫ ॥ਪਾਰਬ੍ਰਹਮਿਨਿ
ਬਾਹੀਪੂਰੀ॥ਕਾਈਬਾਤਨਰਹੀਆਊਰੀ॥ਗੁਰਿਚਰਨਲਾਇਨਿਸਤਾਰੇ॥ਹਰਿ
ਹਰਿਨਾਮੁਸਮਾਰੇ॥੧॥ਅਪਨੇਦਾਸਕਾਸਦਾਰਖਵਾਲਾ॥ਕਰਿਕਿਰਪਾਅਪੁਨੇਕ
ਰਿਰਾਖੇਮਾਤਪਿਤਾਜਿਉਪਾਲਾ॥੧॥ਰਹਾਉ॥ਵਡਭਾਗੀਸਤਿਗੁਰੁਪਾਇਆ॥
ਜਿਨਿਜਮਕਾਪੰਥੁਮਿਟਾਇਆ॥ਹਰਿਭਗਤਿਭਾਇਚਿਤੁਲਾਗਾ॥ਜਪਿਜੀ
ਵਹਿਸੇਵਡਭਾਗਾ॥੨॥ਹਰਿਅੰਮ੍ਰਿਤਬਾਣੀਗਾਵੈ॥ਸਾਧਾਕੀਧੂਰੀਨਾਵੈ॥ਅਪੁ
ਨਾਨਾਮੁਆਪੇਦੀਆ॥ਪ੍ਰਭਕਰਣਹਾਰਰਖਿਲੀਆ॥੩॥ਹਰਿਦਰਸਨਪ੍ਰਾਨਅ
ਧਾਰਾ॥ਇਹੁਪੂਰਨਬਿਮਲਬੀਚਾਰਾ॥ਕਰਿਕਿਰਪਾਅੰਤਰਜਾਮੀ॥ਦਾਸਨਾਨਕ
ਸਰਣਿਸੁਆਮੀ॥੪॥੮॥੫੮॥ਸੋਰਠਿਮਹਲਾ੫॥ਗੁਰਿਪੂਰੈਚਰਨੀਲਾਇ
ਆ॥ਹਰਿਸੰਗਿਸਹਾਈਪਾਇਆ॥ਜਹਜਾਈਐਤਹਾਸੁਹੇਲੇ॥ਕਰਿਕਿਰ
ਪਾਪ੍ਰਭਿਮੇਲੇ॥੧॥ਹਰਿਗੁਣਗਾਵਹੁਸਦਾਸੁਭਾਈ॥ਮਨਚਿੰਦੇਸਗਲੇਫਲ
ਪਾਵਹੁਜੀਅਕੈਸੰਗਿਸਹਾਈ॥੧॥ਰਹਾਉ॥ਨਾਰਾਇਣਪ੍ਰਾਣਅਧਾਰਾ॥ਹ
ਮਸੰਤਜਨਾਰੇਨਾਰਾ॥ਪਤਿਤਪੁਨੀਤਕਰਿਲੀਨੇ॥ਕਰਿਕਿਰਪਾਹਰਿਜਸੁਦੀਨੇ॥

੨॥ਪਾਰਬ੍ਰਹਮੁਕਰੇਪ੍ਰਤਿਪਾਲਾ॥ਸਦਜੀਅਸੰਗਿਰਖਵਾਲਾ॥ਹਰਿਦਿਨੁਰੈਣਿਕੀ
ਰਤਨੁਗਾਈਐ॥ਬਹੁੜਿਨਜੋਨੀਪਾਈਐ॥੩॥ਜਿਸਦੇਵੈਪੁਰਖੁਬਿਧਾਤਾ॥ਹਰਿ
ਰਸੁਤਿਨਹੀਜਾਤਾ॥ਜਮਕੰਕਰੁਨੇੜਿਨਆਇਆ॥ਸੁਖੁਨਾਨਕਸਰਣੀਪਾਇ
ਆ॥੪॥੯॥੫੯॥ਸੋਰਠਿਮਹਲਾ੫॥ਗੁਰਿਪੂਰੈਕੀਤੀਪੂਰੀ॥ਪ੍ਰਭੁਰਵਿਰਹਿਆ
ਭਰਪੂਰੀ॥ਖੇਮਕੁਸਲਭਇਆਇਸਨਾਨਾ॥ਪਾਰਬ੍ਰਹਮਵਿਟਹੁਕੁਰਬਾਨਾ॥੧॥
ਗੁਰਕੇਚਰਨਕਮਲਰਿਦਧਾਰੇ॥ਬਿਘਨੁਨਲਾਗੈਤਿਲਕਾਕੋਈਕਾਰਜਸਗਲਸ
ਵਾਰੇ॥੧॥ਰਹਾਉ॥ਮਿਲਿਸਾਧੂਦੁਰਮਤਿਖੋਏ॥ਪਤਿਤਪੁਨੀਤਸਭਹੋਏ॥ਰਾਮਦਾਸ
ਸਰੋਵਰਨਾਤੇ॥ਸਭਲਾਥੇਪਾਪਕਮਾਤੇ॥੨॥ਗੁਨਗੋਬਿੰਦਨਿਤਗਾਈਐ॥ਸਾਧਸੰ
ਗਿਮਿਲਿਧਿਆਈਐ॥ਮਨਬਾਛਤਫਲਪਾਏ॥ਗੁਰੁਪੂਰਾਰਿਦੈਧਿਆਏ॥
੩॥ਗੁਰਗੋਪਾਲਆਨੰਦਾ॥ਜਪਿਜਪਿਜੀਵੈਪਰਮਾਨੰਦਾ॥ਜਨਨਾਨਕਨਾਮੁ
ਧਿਆਇਆ॥ਪ੍ਰਭਅਪਨਾਬਿਰਦੁਰਖਾਇਆ॥੪॥੧੦॥੬੦॥ਰਾਗੁਸੋਰ
ਠਿਮਹਲਾ੫॥ਦਹਦਿਸਛਤ੍ਰਮੇਘਘਟਾਘਟਦਾਮਨਿਚਮਕਿਡਰਾਇਓ॥
ਸੇਜਇਕੇਲੀਨੀਦਨਹੁਨੈਨਹਪਿਰੁਪਰਦੇਸਿਸਿਧਾਇਓ॥੧॥ਹੁਣਿਨਹੀਸੰ
ਦੇਸਰੋਮਾਇਓ॥ਏਕਕੋਸਰੋਸਿਧਕਰਤਲਾਲੁਤਬਚਤੁਰਪਾਤਰੋਆਇਓ॥ਰ
ਹਾਉ॥ਕਿਉਬਿਸਰੈਇਹੁਲਾਲਪਿਆਰੋਸਰਬਗੁਣਾਸੁਖਦਾਇਓ॥ਮੰਦਰਿਚਰਿ
ਕੈਪੰਥੁਨਿਹਾਰਉਨੈਨਨੀਰਿਭਰਿਆਇਓ॥੨॥ਹਉਹਉਭੀਤਿਭਇਓਹੈਬੀਚੋ
ਸੁਨਤਦੇਸਿਨਿਕਟਾਇਓ॥ਭਾਂਭੀਰੀਕੇਪਾਤਪਰਦੋਬਿਨੁਪੇਖੇਦੂਰਾਇਓ॥੩॥
ਭਇਓਕਿਰਪਾਲੁਸਰਬਕੋਠਾਕੁਰੁਸਗਰੋਦੂਖੁਮਿਟਾਇਓ॥ਕਹੁਨਾਨਕਹਉਮੈ
ਭੀਤਿਗੁਰਿਖੋਈਤਉਦਇਆਰੁਬੀਠਲੋਪਾਇਓ॥੪॥ਸਭੁਰਹਿਓਅੰਦੇਸ
ਰੋਮਾਇਓ॥ਜੋਚਾਹਤਸੋਗੁਰੂਮਿਲਾਇਓਸਰਬਗੁਣਾਨਿਧਿਰਾਇਓ॥ਰਹਾਉ
ਦੂਜਾ॥੧੧॥੬੧॥ਸੋਰਠਿਮਹਲਾ੫॥ਗਈਬਹੋੜੁਬੰਦੀਛੋੜੁਨਿਰੰਕਾਰੁਦੁਖਦਾ
ਰੀ॥ਕਰਮੁਨਜਾਣਾਧਰਮੁਨਜਾਣਾਲੋਭੀਮਾਇਆਧਾਰੀ॥ਨਾਮੁਪਰਿਓਭਗ
ਤੁਗੋਵਿੰਦਕਾਇਹਰਾਖਹੁਪੈਜਤੁਮਾਰੀ॥੧॥ਹਰਿਜੀਉਨਿਮਾਣਿਆਤੂਮਾਣੁ॥

ਨਿਚੀਜਿਆਚੀਜਿਕਰੇਮੇਰਾਗੋਵਿੰਦੁਤੇਰੀਕੁਦਰਤਿਕਉਕੁਰਬਾਣੁ॥ਰਹਾਉ॥ਜੈ
ਸਾਬਾਲਕੁਭਾਇਸੁਭਾਈਲਖਅਪ੍ਰਾਧਕਮਾਵੈ॥ਕਰਿਉਪਦੇਸੁਝਿੜਕੇਬਹੁ
ਤੀਬਹੁੜਿਪਿਤਾਗਲਿਲਾਵੈ॥ਪਿਛਲੇਅਉਗੁਣਬਖਸਿਲਏਪ੍ਰਭੁਆਗੈਮਾ
ਰਗਿਪਾਵੈ॥੨॥ਹਰਿਅੰਤਰਜਾਮੀਸਭਬਿਧਿਜਾਣੈਤਾਕਿਸੁਪਹਿਆਖਿਸੁਣਾਈ
ਐ॥ਕਹਣੈਕਥਨਿਨਭੀਜੈਗੋਬਿਦੁਹਰਿਭਾਵੈਪੈਜਰਖਾਈਐ॥ਅਵਰਓਟਮੈ
ਸਗਲੀਦੇਖੀਇਕਤੇਰੀਓਟਰਹਾਈਐ॥੩॥ਹੋਇਦਇਆਲੁਕਿਰਪਾਲੁਪ੍ਰ
ਭੁਠਾਕੁਰੁਆਪੇਸੁਣੈਬੇਨੰਤੀ॥ਪੂਰਾਸਤਿਗੁਰੁਮੇਲਿਮਿਲਾਵੈਸਭਚੂਕੈਮਨਕੀ
ਚਿੰਤੀ॥ਹਰਿਹਰਿਨਾਮੁਅਵਖਦੁਮੁਖਿਪਾਇਆਜਨਨਾਨਕਸੁਖਿਵਸੰਤੀ॥੪॥
੧੨॥੬੨॥ਸੋਰਠਿਮਹਲਾ੫ ॥ਸਿਮਰਿਸਿਮਰਿਪ੍ਰਭਭਏਅਨੰਦਾਦੁ
ਖਕਲੇਸਸਭਿਨਾਠੇ॥ਗੁਨਗਾਵਤਧਿਆਵਤਪ੍ਰਭੁਅਪਨਾਕਾਰਜਸਗਲੇਸਾਂਠੇ
॥੧॥ਜਗਜੀਵਨਨਾਮੁਤੁਮਾਰਾ॥ਗੁਰਪੂਰੇਦੀਓਉਪਦੇਸਾਜਪਿਭਉਜਲੁਪਾ
ਰਿਉਤਾਰਾ॥੧॥ਰਹਾਉ॥ਤੂਹੈਮੰਤ੍ਰੀਸੁਨਹਿਪ੍ਰਭਤੂਹੈਸਭਿਕਿਛੁਕਰਣੈਹਾਰਾ॥ਤੂ
ਆਪੇਦਾਤਾ ਆਪੇਭੁਗਤਾਕਿਆਇਹੁਜੰਤੁਵਿਚਾਰਾ॥੨॥ਕਿਆਗੁਣਤੇਰੇਆਖਿਵਖਾਣੀ
॥ਕੀਮਤਿਕਹਣੁਨਜਾਈ॥ਪੇਖਿਪੇਖਿਜੀਵੈਪ੍ਰਭੁਅਪਨਾਅਚਰਜੁਤੁਮਹਿ
ਵਡਾਈ॥੩॥ਧਾਰਿਅਨੁਗ੍ਰਹੁਆਪਿਪ੍ਰਭਸ੍ਵਾਮੀਪਤਿਮਤਿਕੀਨੀਪੂਰੀ॥ਸਦ
ਸਦਾਨਾਨਕਬਲਿਹਾਰੀਬਾਛਉਸੰਤਾਧੂਰੀ॥੪॥੧੩॥੬੩॥ਸੋਰਠਿਮਃ੫
ਗੁਰੁਪੂਰਾਨਮਸਕਾਰੇ॥ਪ੍ਰਭਿਸਭੇਕਾਜਸਵਾਰੇ॥ਹਰਿਅਪਣੀਕਿਰਪਾਧਾਰੀ॥
ਪ੍ਰਭਪੂਰਨਪੈਜਸਵਾਰੀ॥੧॥ਅਪਨੇਦਾਸਕੋਭਇਓਸਹਾਈ॥ਸਗਲਮਨੋਰ
ਥਕੀਨੇਕਰਤੈਊਣੀਬਾਤਨਕਾਈ॥ਰਹਾਉ॥ਕਰਤੈਪੁਰਖਿਤਾਲੁਦਿਵਾਇਆ
॥ਪਿਛੈਲਗਿਚਲੀਮਾਇਆ॥ਤੋਟਿਨਕਤਹੂਆਵੈ॥ਮੇਰੇਪੂਰੇਸਤਿਗੁਰ
ਭਾਵੈ॥੨॥ਸਿਮਰਿਸਿਮਰਿਦਇਆਲਾ॥ਸਭਿਜੀਅਭਏਕਿਰਪਾਲਾ॥ਜੈ
ਜੈਕਾਰਗੁਸਾਈ॥ਜਿਨਿਪੂਰੀਬਣਤਬਣਾਈ॥੩॥ਤੂਭਾਰੋਸੁਆਮੀਮੋਰਾ॥
ਇਹੁਪੁੰਨਪਦਾਰਥੁਤੇਰਾ॥ਜਨਨਾਨਕਏਕੁਧਿਆਇਆ॥ਸਰਬਫਲਾਪੁੰ

ਪਾਇਆ॥੪॥੧੪॥੬੪॥ਸੋਰਠਿਮਹਲਾ੫ ਘਰੁ੩ ਦੁਪਦੇ ੧ੴਸਤਿਗੁਰਪ੍ਰਸਾਦਿ॥
ਰਾਮਦਾਸਸਰੋਵਰਿਨਾਤੇ॥ਸਭਿਉਤਰੇਪਾਪਕਮਾਤੇ॥ਨਿਰਮਲਹੋਏਕਰਿਇਸਨਾਨਾ॥
ਗੁਰਿਪੂਰੈਕੀਨੇਦਾਨਾ॥੧॥ਸਭਿਕੁਸਲਖੇਮਪ੍ਰਭਿਧਾਰੇ॥ਸਹੀਸਲਾਮਤਿਸਭਿਥੋਕਉ
ਬਾਰੇਗੁਰਕਾਸਬਦੁਬੀਚਾਰੇ॥ਰਹਾਉ॥ਸਾਧਸੰਗਿਮਲੁਲਾਥੀ॥ਪਾਰਬ੍ਰਹਮਭਇਓ
ਸਾਥੀ॥ਨਾਨਕਨਾਮੁਧਿਆਇਆ॥ਆਦਿਪੁਰਖਪ੍ਰਭੁਪਾਇਆ॥੨॥੧॥੬੫॥
ਸੋਰਠਿਮਹਲਾ੫ ॥ਜਿਤੁਪਾਰਬ੍ਰਹਮਚਿਤਿਆਇਆ॥ਸੋਘਰੁਦਜਿਵਸਾਇਆ
॥ਸੁਖਸਾਗਰੁਗੁਰੁਪਾਇਆ॥ਤਾਸਹਸਾਸਗਲੀਮਿਟਾਇਆ॥੧॥ਹਰਿਕੇਨਾਮ
ਕੀਵਡਿਆਈ॥ਆਠਪਹਰਗੁਣਗਾਈ॥ਗੁਰਪੂਰੇਤੇਪਾਈ॥ਰਹਾਉ॥ਪ੍ਰਭਕੀਅ
ਕਥਕਹਾਣੀ॥ਜਨਬੋਲਹਿਅੰਮ੍ਰਿਤਬਾਣੀ॥ਨਾਨਕਦਾਸਵਖਾਣੀ॥ਗੁਰਪੂਰੇਤੇ
ਜਾਣੀ॥੨॥੨॥੬੬॥ਸੋਰਠਿਮਹਲਾ੫ ॥ਆਗੈਸੁਖੁਗੁਰਿਦੀਆ॥ਪਾ
ਛੈਕੁਸਲਖੇਮਗੁਰਿਕੀਆ॥ਸਰਬਨਿਧਾਨਸੁਖੁਪਾਇਆ॥ਗੁਰੁਅਪਨਾਰਿਦੈ
ਧਿਆਇਆ॥੧॥ਅਪਨੇਸਤਿਗੁਰਕੀਵਡਿਆਈ॥ਮਨਇਛੇਫਲਪਾਈ॥
ਸੰਤਹੁਦਿਨੁਦਿਨੁਚੜੈਸਵਾਈ॥ਰਹਾਉ॥ਜੀਅਜੰਤਸਭਿਭਏਦਇਆਲਾਪ੍ਰ
ਭਿਅਪਨੇਕਰਿਦੀਨੇ॥ਸਹਜਸੁਭਾਇਮਿਲੇਗੋਪਾਲਾਨਾਨਕਸਾਚਿਪਤੀਨੇ॥
੨॥੩॥੬੭॥ਸੋਰਠਿਮਹਲਾ੫ ॥ਗੁਰਕਾਸਬਦੁਰਖਵਾਰੇ॥ਚਉਕੀਚ
ਉਗਿਰਦਹਮਾਰੇ॥ਰਾਮਨਾਮਿਮਨੁਲਾਗਾ॥ਜਮੁਲਜਾਇਕਰਿਭਾਗਾ॥੧॥ਪ੍ਰਭਜੀ
ਤੂਮੇਰੋਸੁਖਦਾਤਾ॥ਬੰਧਨਕਾਟਿਕਰੇਮਨੁਨਿਰਮਲੁਪੂਰਨਪੁਰਖੁਬਿਧਾਤਾ॥ਰਹਾਉ
॥ਨਾਨਕਪ੍ਰਭੁਅਬਿਨਾਸੀ॥ਤਾਕੀਸੇਵਨਬਿਰਥੀਜਾਸੀ॥ਅਨਦਕਰਹਿਤੇਰੇਦਾਸ
॥ਜਪਿਪੂਰਨਹੋਈਆਸਾ॥੨॥੪॥੬੮॥ਸੋਰਠਿਮਹਲਾ੫ ॥ਗੁਰਅਪੁਨੇ
ਬਲਿਹਾਰੀ॥ਜਿਨਿਪੂਰਨਪੈਜਸਵਾਰੀ॥ਮਨਚਿੰਦਿਆਫਲੁਪਾਇਆ॥ਪ੍ਰਭੁ
ਅਪੁਨਾਸਦਾਧਿਆਇਆ॥੧॥ਸੰਤਹੁਤਿਸੁਬਿਨੁਅਵਰੁਨਕੋਈ॥ਕਰਣਕਾਰਣ
ਪ੍ਰਭੁਸੋਈ॥ਰਹਾਉ॥ਪ੍ਰਭਿਅਪਨੈਵਰਦੀਨੇ॥ਸਗਲਜੀਅਵਸਿਕੀਨੇ॥ਜਨਨਾ
ਨਕਨਾਮੁਧਿਆਇਆ॥ਤਾਸਗਲੇਦੂਖਮਿਟਾਇਆ॥੨॥੫॥੬੯॥

ਸੋਰਠਿਮਹਲਾ੫॥ਤਾਪੁਗਵਾਇਆਗੁਰਿਪੂਰੈ॥ਵਾਜੇਅਨਹਦਤੂਰੇ॥ਸਰਬਕਲਿਆ
ਣਪ੍ਰਭਿਕੀਨੇ॥ਕਰਿਕਿਰਪਾਆਪਿਦੀਨੇ॥ਬੇਦਨਸਤਿਗੁਰਿਆਪਿਗਵਾਈ॥ਸਿ
ਖਸੰਤਸਭਿਸਰਸੇਹੋਏਹਰਿਹਰਿਨਾਮੁਧਿਆਈ॥ਰਹਾਉ॥ਜੋਮੰਗਹਿਸੋਲੇਵਹਿ
॥ਪ੍ਰਭਅਪਣਿਆਸੰਤਾਦੇਵਹਿ॥ਹਰਿਗੋਵਿਦੁਪ੍ਰਭਿਰਾਖਿਆ॥ਜਨਨਾਨਕਸਾ
ਚੁਸੁਭਾਖਿਆ॥੨॥੬॥੭੦॥ਸੋਰਠਿਮਹਲਾ੫ ॥ਸੋਈਕਰਾਇਜੋਤੁਧੁ
ਭਾਵੈ॥ਮੋਹਿਸਿਆਣਪਕਛੂਨਆਵੈ॥ਹਮਬਾਰਿਕਤਉਸਰਣਾਈ॥ਪ੍ਰਭਿਆ
ਪੇਪੈਜਰਖਾਈ॥੧॥ਮੇਰਾਮਾਤਪਿਤਾਹਰਿਰਾਇਆ॥ਕਰਿਕਿਰਪਾਪ੍ਰਤਿਪਾਲ
ਣਲਾਗਾਕਰੀਤੇਰਾਕਰਾਇਆ॥ਰਹਾਉ॥ਜੀਅਜੰਤਤੇਰੇਧਾਰੇ॥ਪ੍ਰਭਡੋਰੀਹਾਥਿ
ਤੁਮਾਰੇ॥ਜਿਕਰਾਵੈਸੋਕਰਣਾ॥ਨਾਨਕਦਾਸਤੇਰੀਸਰਣਾ॥੨॥੭॥੭੧॥ਸੋਰਠਿ
ਮਹਲਾ੫ ॥ਹਰਿਨਾਮੁਰਿਦੈਪਰੋਇਆ॥ਸਭੁਕਾਜੁਹਮਾਰਾਹੋਇਆ॥ਪ੍ਰਭਚ
ਰਣੀਮਨੁਲਾਗਾ॥ਪੂਰਨਜਾਕੇਭਾਗਾ॥੧॥ਮਿਲਿਸਾਧਸੰਗਿਹਰਿਧਿਆਇਆ
॥ਆਠਪਹਰਅਰਾਧਿਓਹਰਿਹਰਿਮਨਚਿੰਦਿਆਫਲੁਪਾਇਆ॥ਰਹਾਉ॥ਪ
ਪੁਰਬਲਾਅੰਕੁਰੁਜਾਗਿਆ॥ਰਾਮਨਾਮਿਮਨੁਲਾਗਿਆ॥ਮਨਿਤਨਿਹਰਿਦਰ
ਸੁਸਮਾਵੈ॥ਨਾਨਕਦਾਸਸਚੇਗੁਣਗਾਵੈ॥੨॥੮॥੭੨॥ਸੋਰਠਿਮਹਲਾ੫
ਗੁਰਿਮਿਲਿਪ੍ਰਭੂਚਿਤਾਰਿਆ॥ਕਾਰਜਸਭਿਸਵਾਰਿਆ॥ਮੰਦਾਕੋਨਅਲਾਏਸ
ਭਜੈਜੈਕਾਰੁਸੁਣਾਏ॥੧॥ਸੰਤਹੁਸਾਚੀਸਰਣਿਸੁਆਮੀ॥ਜੀਅਜੰਤਸਭਿਹਾਥਿਤਿ
ਸੈਕੈਸੋਪ੍ਰਭੁਅੰਤਰਜਾਮੀ॥ਰਹਾਉ॥ਕਰਤਬਸਭਿਸਵਾਰੇ॥ਪ੍ਰਭਿਅਪੁਨਾਬਿਰਦੁਸ
ਮਾਰੇ॥ਪਤਿਤਪਾਵਨਪ੍ਰਭਨਾਮਾ॥ਜਨਨਾਨਕਸਦਕੁਰਬਾਨਾ॥੨॥੯॥੭੩॥
ਸੋਰਠਿਮਹਲਾ੫ ॥ਪਾਰਬ੍ਰਹਮਿਸਾਜਿਸਵਾਰਿਆ॥ਇਹੁਲਹੁੜਾਗੁਰੂਉ
ਬਾਰਿਆ॥ਅਨਦਕਰਹੁਪਿਤਮਾਤਾ॥ਪਰਮੇਸਰੁਜੀਅਕਾਦਾਤਾ॥੧॥ਸੁਭਚਿ
ਤਵਨਿਦਾਸਤੁਮਾਰੇ॥ਰਾਖਹਿਪੈਜਦਾਸਅਪੁਨੇਕੀਕਾਰਜਆਪਿਸਵਾਰੇ॥ਰ
ਹਾਉ॥ਮੇਰਾਪ੍ਰਭੁਪਰਉਪਕਾਰੀ॥ਪੂਰਨਕਲਜਿਨਿਧਾਰੀ॥ਨਾਨਕਸਰਣੀਆ
ਇਆ॥ਮਨਚਿੰਦਿਆਫਲੁਪਾਇਆ॥੨॥੧੦॥ਸੋਰਠਿਮਹਲਾ੫

ਸਦਾਸਦਾਹਰਿਜਾਪੇ॥ਪ੍ਰਭਬਾਲਕਰਾਖੇਆਪੇ॥ਸੀਤਲਾਠਾਕਿਰਹਾਈ॥ਬਿਘਨਗ
ਏਹਰਿਨਾਈ॥੧॥ਮੇਰਾਪ੍ਰਭੁਹੋਆਸਦਾਦਇਆਲਾ॥ਅਰਦਾਸਿਸੁਣੀਭਗਤਅਪੁ
ਨੇਕੀਸਭਜੀਅਭਇਆਕਿਰਪਾਲਾ॥ਰਹਾਉ॥ਪ੍ਰਭਕਰਣਕਾਰਣਸਮਰਥਾ॥
ਹਰਿਸਿਮਰਤਸਭੁਦੁਖੁਲਾਥਾ॥ਅਪਣੇਦਾਸਕੀਸੁਣੀਬੇਨੰਤੀ॥ਸਭਨਾਨਕਸੁ
ਖਿਸਵੰਤੀ॥੨॥੧੧॥੭੫॥ਸੋਰਠਿਮਹਲਾ੫ ॥ਅਪਨਾਗੁਰੂਧਿ
ਆਏ॥ਮਿਲਿਕੁਸਲਸੇਤੀਘਰਿਆਏ॥ਨਾਮੈਕੀਵਡਿਆਈ॥ਤਿਸੁਕੀਮਤਿਕ
ਹਣੁਨਜਾਈ॥੧॥ਸੰਤਹੁਹਰਿਹਰਿਹਰਿਆਰਾਧਹੁ॥ਹਰਿਆਰਾਧਿਸਭੋਕਿਛੁ
ਪਾਈਐਕਾਰਜਸਗਲੇਸਾਧਹੁ॥ਰਹਾਉ॥ਪ੍ਰੇਮਭਗਤਿਪ੍ਰਭਲਾਗੀ॥ਸੋਪਾਏਜਿ
ਸੁਵਡਭਾਗੀ॥ਜਨਨਾਨਕਨਾਮੁਧਿਆਇਆ॥ਤਿਨਿਸਰਬਸੁਖਾਫਲਪਾਇਆ
॥੨॥੧੨॥੭੬॥ਸੋਰਠਿਮਹਲਾ੫ ॥ਪਰਮੇਸਰਿਦਿਤਾਬੰਨਾ॥ਦੁਖਰੋਗ
ਕਾਡੇਰਾਭੰਨਾ॥ਅਨਦਕਰਹਿਨਰਨਾਰੀ॥ਹਰਿਹਰਿਪ੍ਰਭਿਕਿਰਪਾਧਾਰੀ॥੧॥ਸੰਤਹੁ
ਸੁਖੁਹੋਆਸਭਥਾਈ॥ਪਾਰਬ੍ਰਹਮੁਪੂਰਨਪਰਮੇਸਰੁਰਵਿਰਹਿਆਸਭਨੀਜਾਈ॥
ਰਹਾਉ॥ਧੁਰਕੀਬਾਣੀਆਈ॥ਤਿਨਿਸਗਲੀਚਿੰਤਮਿਟਾਈ॥ਦਇਆਲਪੁਰ
ਖਮਿਹਰਵਾਨਾ॥ਹਰਿਨਾਨਕਸਾਚੁਵਖਾਨਾ॥੨॥੧੩॥੭੭॥ਸੋਰਠਿਮਹਲਾ੫
॥ਐਥੈਓਥੈਰਖਵਾਲਾ॥ਪ੍ਰਭਸਤਿਗੁਰਦੀਨਦਇਆਲਾ॥ਦਾਸਅਪਨੇਆਪਿ
ਰਾਖੇ॥ਘਟਿਘਟਿਸਬਦੁਸੁਭਾਖੇ॥੧॥ਗੁਰਕੇਚਰਣਊਪਰਿਬਲਿਜਾਈ॥ਦਿਨ
ਸੁਰੈਨਿਸਾਸਿਸਾਸਿਸਮਾਲੀਪੂਰਨੁਸਭਨੀਥਾਈ॥ਰਹਾਉ॥ਆਪਿਸਹਾਈਹੋਆ
॥ਸਚੇਦਾਸਚਾਢੋਆ॥ਤੇਰੀਭਗਤਿਵਡਿਆਈ॥ਪਾਈਨਾਨਕਪ੍ਰਭਸਰਣਾਈ॥
੨॥੧੪॥੭੮॥ਸੋਰਠਿਮਹਲਾ੫ ॥ਸਤਿਗੁਰਪੂਰੇਭਾਣਾ॥ਤਾ
ਜਪਿਆਨਾਮੁਰਮਾਣਾ॥ਗੋਬਿੰਦਕਿਰਪਾਧਾਰੀ॥ਪ੍ਰਭਿਰਾਖੀਪੈਜਹਮਾਰੀ॥੧
ਹਰਿਕੇਚਰਣਸਦਾਸੁਖਦਾਈ॥ਜੋਇਛਹਿਸੋਈਫਲੁਪਾਵਹਿਬਿਰਥੀਆਸ
ਨਜਾਈ॥੧॥ਰਹਾਉ॥ਕ੍ਰਿਪਾਕਰੇਜਿਸੁਪ੍ਰਾਨਪਤਿਦਾਤਾਸੋਈਸੰਤੁਗੁਣਗਾਵੈ
॥ਪ੍ਰੇਮਭਗਤਿਤਾਕਾਮਨੁਲੀਣਾਪਾਰਬ੍ਰਹਮਮਨਿਭਾਵੈ॥੨॥ਆਠਪਹਰਹਰਿ

ਕਾਜਸੁਰਵਣਾਬਿਖੈਠਗਉਰੀਲਾਥੀ॥ਸੀਗਰਿਮਿਲਾਇਇਲੀਆਮੇਰੈਕਰਤੈਸੰਤਸਾਧ
ਭਏਸਾਥੀ॥੩॥ਕਰੁਗਹਿਲੀਨੇਸਰਬਸੁਦੀਨੇਆਪਹਿਆਪੁਮਿਲਾਇਆ॥ਕਹੁ
ਨਾਨਕਸਰਬਥੋਕਪੂਰਨਪੂਰਾਸਤਿਗੁਰੁਪਾਇਆ॥੪॥੧੫॥੭੯॥ਸੋਰਠਿਮਹਲਾ
੫ ॥ਗਰੀਬੀਗਦਾਹਮਾਰੀ॥ਖੰਨਾਸਗਲਰੇਨਛਾਰੀ॥ਇਸੁਆਗੈਕੋਨਟਿਕੈ
ਵੇਕਾਰੀ॥ਗੁਰਪੂਰੇਏਹਗਲਸਾਰੀ॥੧॥ਹਰਿਹਰਿਨਾਮੁਸੰਤਨਕੀਓਟਾ॥ਜੋਸਿਮਰੈ
ਤਿਸਕੀਗਤਿਹੋਵੈਉਧਰਹਿਸਗਲੇਕੋਟਾ॥੧॥ਰਹਾਉ॥ਸੰਤਸੰਗਿਜਸੁਗਾਇ
ਆ॥ਇਹੁਪੂਰਨਹਰਿਧਨੁਪਾਇਆ॥ਕਹੁਨਾਨਕਆਪੁਮਿਟਾਇਆ॥ਸਭੁ
ਪਾਰਬ੍ਰਹਮਨਦਰੀਆਇਆ॥੨॥੧੬॥੮੦॥ਸੋਰਠਿਮਹਲਾ੫ ॥
ਗੁਰਿਪੂਰੈਪੂਰੀਕੀਨੀ॥ਬਖਸਅਪੁਨੀਕਰਿਦੀਨੀ॥ਨਿਤਅਨੰਦਸੁਖਪਾਇ
ਆ॥ਥਾਵਸਗਲੇਸੁਖੀਵਸਾਇਆ॥੧॥ਹਰਿਕੀਭਗਤਿਫਲਦਾਤੀ॥ਗੁਰਿ
ਪੂਰੈਕਿਰਪਾਕਰਿਦੀਨੀਵਿਰਲੈਕਿਨਹੀਜਾਤੀ॥ਰਹਾਉ॥ਗੁਰਬਾਣੀਗਾਵ
ਹਭਾਈ॥ਓਹਸਫਲਸਦਾਸੁਖਦਾਈ॥ਨਾਨਕਨਾਮੁਧਿਆਇਆ॥ਪੂਰਬਿ
ਲਿਖਿਆਪਾਇਆ॥੨॥੧੭॥੮੧॥ਸੋਰਠਿਮਹਲਾ੫ ॥
ਗੁਰਪੂਰਾਆਰਾਧੇ॥ਕਾਰਜਸਗਲੇਸਗਲੇਸਾਧੇ॥ਸਗਲਮਨੋਰਥਪੂਰੇ॥ਬਾ
ਜੇਅਨਹਦਤੂਰੇ॥੧॥ਸੰਤਹੁਰਾਮਜਪਤਸੁਖੁਪਾਇਆ॥ਸੰਤਅਸਥਾਨਿਬਸੇਸੁ
ਖਸਹਜੇਸਗਲੇਦੂਖਮਿਟਾਇਆ॥੧॥ਰਹਾਉ॥ਗੁਰਪੂਰੇਕੀਬਾਣੀ॥ਪਾਰਬ੍ਰ
ਮਨਿਭਾਣੀ॥ਨਾਨਕਦਾਸਿਵਖਾਣੀ॥੨॥੧੮॥੮੨॥ਸੋਰਠਿਮਹਲਾ੫
॥ਭੂਖੇਖਾਵਤਲਾਜਨਆਵੈ॥ਤਿਉਹਰਿਜਨਹਰਿਗੁਣ
ਗਾਵੈ॥੧॥ਅਪਨੇਕਾਜਕਉਕਿਉਅਲਕਾਈਐ॥ਜਿਤੁਸਿਮਰਨਿਦਰ
ਗਹਮੁਖਊਜਲਸਦਾਸਦਾਸੁਖੁਪਾਈਐ॥੧॥ਰਹਾਉ॥ਜਿਉਕਾਮੀਕਾਮਿ
ਲੁਭਾਵੈ॥ਤਿਉਹਰਿਦਾਸਹਰਿਜਸੁਭਾਵੈ॥੨॥ਜਿਉਮਾਤਾਬਾਲਿਲਪਟਾਵੈ
ਤਿਉਗਿਆਨੀਨਾਮੁਕਮਾਵੈ॥੩॥ਗੁਰਪੂਰੇਤੇਪਾਵੈ॥ਜਨਨਾਨਕਨਾਮੁਧਿ
ਆਵੈ॥੨॥੧੯॥੮੩॥ਸੋਰਠਿਮਹਲਾ੫ ॥ਸੁਖਸਾਂਦਿਘਰਿਆਇ

ਆ॥ਨਿੰਦਕਕੈਮੁਖਿਛਾਇਆ॥ਪੂਰੈਗੁਰਿਪਹਿਰਾਇਆ॥ਬਿਨਸੇਦੂਖਸਬਾਇਆ॥
੧॥ਸੰਤਹੁਸਾਚੇਕੀਵਡਿਆਈ॥ਜਿਨਿਅਚਰਜਸੋਭਬਣਾਈ॥੧॥ਰਹਾਉ॥ਬੋਲੇਸਾ
ਹਿਬਕੈਭਾਣੇ॥ਦਾਸਬਾਣੀਬ੍ਰਹਮੁਵਖਾਣੈ॥ਨਾਨਕਪ੍ਰਭਸੁਖਦਾਈ॥ਜਿਨਿਪੂਰੀਬ
ਣਤਬਣਾਈ॥੨॥੨੦॥੮੪॥ਸੋਰਠਿਮਹਲਾ੫ ॥ਪ੍ਰਭੁਅਪੁਨਾਰਿਦੈਧਿ
ਆਏ॥ਘਰਿਸਹੀਸਲਾਮਤਿਆਏ॥ਸੰਤੋਖੁਭਇਆਸੰਸਾਰੇ॥ਗੁਰਿਪੂਰੈਲੈਤਾ
ਰੇ॥੧॥ਸੰਤਹੁਪ੍ਰਭੁਮੇਰਾਸਦਾਦਇਆਲਾ॥ਅਪਨੇਭਗਤਕੀਗਣਤਨਗਣਈਰਾ
ਖੈਬਾਲਗੁਪਾਲਾ॥੧॥ਰਹਾਉ॥ਹਰਿਨਾਮੁਰਿਦੈਉਰਿਧਾਰੇ॥ਤਿਨਿਸਭੇਥੋਕਸਵਾ
ਰੇ॥ਗੁਰਿਪੂਰੈਤੁਸਿਦੀਆ॥ਫਿਰਿਨਾਨਕਦੂਖੁਨਥੀਆ॥੨॥੨੧॥੮੫॥ਸੋਰਠਿਮਹ
ਲਾ੫ ॥ਹਰਿਮਨਿਤਨਿਵਸਿਆਸੋਈ॥ਜੈਜੈਕਾਰੁਕਰੇਸਭੁਕੋਈ॥ਗੁਰਪੂਰੇਕੀ
ਵਡਿਆਈ॥ਤਾਕੀਕੀਮਤਿਕਹੀਨਜਾਈ॥੧॥ਹਉਕੁਰਬਾਨੁਜਾਂਈਤੇਰੇਨਾਵੈ॥ਜਿਸ
ਨੋਬਖਸਿਲੈਹਿਮੇਰੇਪਿਆਰੇਸੋਜਸੁਤੇਰਾਗਾਵੈ॥੧॥ਰਹਾਉ॥ਤੂੰਭਾਰੀਸੁਆਮੀਮੇਰਾ
ਸੰਤਾਂਭਰਵਾਸਾਤੇਰਾ॥ਨਾਨਕਪ੍ਰਭਸਰਣਾਈ॥ਮੁਖਿਨਿੰਦਕਕੈਛਾਈ॥੨॥੨੨॥੮
੬॥ਸੋਰਠਿਮਹਲਾ੫ ॥ਆਗੈਸੁਖੁਮੇਰੇਮੀਤਾ॥ਪਾਛੇਆਨਦੁਪ੍ਰਭਿਕੀਤਾ
॥ਪਰਮੇਸੁਰਿਬਣਤਬਣਾਈ॥ਫਿਰਿਡੋਲਤਕਤਹੂਨਾਹੀ॥੧॥ਸਾਚੇਸਾਹਿਬਸਿ
ਉਮਨੁਮਾਨਿਆ॥ਹਰਿਸਰਬਨਿਰੰਤਰਿਜਾਨਿਆ॥੧॥ਰਹਾਉ॥ਸਭਜੀਅਤੇਰੇਦ
ਇਆਲਾ॥ਅਪਨੇਭਗਤਕਰਹਿਪ੍ਰਤਿਪਾਲਾ॥ਅਚਰਜੁਤੇਰੀਵਡਿਆਈ॥ਨਿ
ਤਨਾਨਕਨਾਮੁਧਿਆਈ॥੨॥੨੩॥੮੭॥ਸੋਰਠਿਮਹਲਾ੫ ॥ਨਾਲਿਨਰਾਇ
ਣੁਮੇਰੈ॥ਜਮਦੂਤੁਨਆਵੈਨੇਰੈ॥ਕੰਠਿਲਾਇਪ੍ਰਭਰਾਖੈ॥ਸਤਿਗੁਰਕੀਸਚੁਸਾਖੈ॥
੧॥ਗੁਰਪੂਰੈਪੂਰੀਕੀਤੀ॥ਦੁਸਮਨਮਾਰਿਵਿਡਾਰੇਸਗਲੇਦਾਸਕਉਸੁਮਤਦੀਤੀ॥
੧॥ਰਹਾਉ॥ਪ੍ਰਭਿਸਗਲੇਥਾਨਵਸਾਏ॥ਸੁਖਿਸਾਂਦਿਫਿਰਿਆਏ॥ਨਾਨਕਪ੍ਰਭਸ
ਰਣਾਏ॥ਜਿਨਿਸਗਲੇਰੋਗਮਿਟਾਏ॥੨॥੨੪॥੮੮॥ਸੋਰਠਿਮਹਲਾ੫ ॥
ਸਰਬਸੁਖਾਕਾਦਾਤਾਸਤਿਗੁਰੁਤਾਕੀਸਰਨੀਪਾਈਐ॥ਦਰਸਨੁਭੇਟਤਹੋਤਅਨੰਦ
ਦੂਖੁਗਇਆਹਰਿਗਾਈਐ॥੧॥ਹਰਿਰਸੁਪੀਵਹੁਭਾਈ॥ਨਾਮੁਜਪਹੁਨਾਮੋਆਰਾ

ਧਉਗੁਰਪੂਰੇਕੀਸਰਨਾਈ॥ਰਹਾਉ॥ਤਿਸਹਿਪਰਾਪਤਿਜਿਸੁਧੁਰਿਲਿਖਿਆਸੋਈ
ਪੂਰਨੁਭਾਈ॥ਨਾਨਕਕੀਬੇਨੰਤੀਪ੍ਰਭਜੀਨਾਮਿਰਹਾਲਿਵਲਾਈ॥੨॥੨੫॥੮੯॥
ਸੋਰਠਿਮਹਲਾ੫ ॥ਕਰਨਕਰਾਵਨਹਰਿਅੰਤਰਜਾਮੀਜਨਅਪੁਨੇਕੀਰਾਖੈ
ਜੈਜੈਕਾਰੁਹੋਤੁਜਗਭੀਤਰਿਸਬਦੁਗੁਰੂਰਸੁਚਾਖੈ॥੧॥ਪ੍ਰਭਜੀਤੇਰੀਓਟਗੁਸਾਈ
ਤੂਸਮਰਥੁਸਰਨਿਕਾਦਾਤਾਆਠਪਹਰਤੁਮ੍ਹਧਿਆਈ॥ਰਹਾਉ॥ਜੋਜਨੁਭਜਨੁਕਰੇ
ਪ੍ਰਭਤੇਰਾਤਿਸੈਅੰਦੇਸਾਨਾਹੀ॥ਸਤਿਗੁਰਚਰਨਲਗੇਭਉਮਿਟਿਆਹਰਿਗੁਨਗਾਏ
ਮਨਮਾਹੀ॥੨॥ਸੂਖਸਹਜਆਨੰਦਘਨੇਰੇਸਤਿਗੁਰਦੀਆਦਿਲਾਸਾ॥ਜਿਣਿਘ
ਰਿਆਏਸੋਭਾਸੇਤੀਪੂਰਨਹੋਈਆਸਾ॥੩॥ਪੂਰਾਗੁਰੁਪੂਰੀਮਤਿਜਾਕੀਪੂਰਨਪ੍ਰਭਕੇ
ਕਾਮਾ॥ਗੁਰਚਰਨੀਲਾਗਿਤਰਿਓਭਵਸਾਗਰੁਜਪਿਨਾਨਕਹਰਿਹਰਿਨਾਮਾ॥੪॥
੬॥੯੦॥ਸੋਰਠਿਮਹਲਾ੫ ॥ਭਇਓਕਿਰਪਾਲੁਦੀਨਦੁਖਭੰਜਨੁਆ
ਸਭਬਿਧਿਥਾਟੀ॥ਖਿਨਮਾਹਿਰਾਖਿਲੀਓਜਨੁਅਪੁਨਾਗੁਰਪੂਰੈਬੇੜੀਕਾਟੀ॥
ਮੇਰੇਮਨਗੁਰਗੋਵਿੰਦੁਸਦਧਿਆਈਐ॥ਸਗਲਕਲੇਸਮਿਟਹਿਇਸੁਤਨਤੇਮ
ਨਚਿੰਦਿਆਫਲੁਪਾਈਐ॥ਰਹਾਉ॥ਜੀਅਜੰਤਜਾਕੇਸਭਿਕੀਨੇਪ੍ਰਭੁਊ
ਅਗਮਅਪਾਰਾ॥ਸਾਧਸੰਗਿਨਾਨਕਨਾਮੁਧਿਆਇਆਮੁਖਊਜਲਭਏਦਰ
ਰਾ॥੨॥੨੭॥੯੧॥ਸੋਰਠਿਮਹਲਾ੫ ॥ਸਿਮਰਉਅਪੁਨਾਸਾਂਈਦਿ
ਨਸੁਰੈਨਿਸਦਧਿਆਈ॥ਹਾਥਦੇਇਜਿਨਿਰਾਖੇ॥ਹਰਿਨਾਮਮਹਾਰਸਚਾਖੇ॥
ਅਪਨੇਗੁਰਊਪਰਿਕੁਰਬਾਨੁ॥ਭਏਕਿਰਪਾਲਪੂਰਨਪ੍ਰਭਦਾਤੇਜੀਅਹੋਏਮਿਹਰਵਾ
ਨਾ॥ਰਹਾਉ॥ਨਾਨਕਜਨਸਰਨਾਈ॥ਜਿਨਿਪੂਰਨਪੈਜਰਖਾਈ॥ਸਗਲੇਦੂਖਮਿ
ਟਾਈ॥ਸੁਖੁਭੁੰਚਹੁਮੇਰੇਭਾਈ॥੨॥੨੮॥੯੨॥ਸੋਰਠਿਮਹਲਾ੫ ॥ਸੁਨ
ਬਿਨੰਤੀਠਾਕੁਰਮੇਰੇਜੀਅਜੰਤਤੇਰੇਧਾਰੇ॥ਰਾਖੁਪੈਜਨਾਮਅਪਨੇਕੀਕਰਨਕਰਾ
ਨਹਾਰੇ॥੧॥ਪ੍ਰਭਜੀਉਖਸਮਾਨਾਕਰਿਪਿਆਰੇ॥ਬੁਰੇਭਲੇਹਮਥਾਰੇ॥ਰਹਾਉ॥
ਸੁਣੀਪੁਕਾਰਸਮਰਥਸੁਆਮੀਬੰਧਨਕਾਟਿਸਵਾਰੇ॥ਪਹਿਰਿਸਿਰਪਾਉਸੇਵਕਜ
ਨਮੇਲੇਨਾਨਕਪ੍ਰਗਟਪਹਾਰੇ॥੨॥੨੯॥੯੩॥ਸੋਰਠਿਮਹਲਾ੫ ॥ਜੀਅ

ਜੰਤਸਭਿਵਸਿਕਰਿਦੀਨੇਸੇਵਕਸਭਿਦਰਬਾਰੇ॥ਅੰਗੀਕਾਰੁਕੀਓਪ੍ਰਭਅਪੁਨੈਭ ੩੨੧
ਵਨਿਧਿਪਾਰਿਉਤਾਰੇ॥੧॥ਸੰਤਨਕੇਕਾਰਜਸਗਲਸਵਾਰੇ॥ਦੀਨਦਇਆਲਕ੍ਰਿ
ਪਾਲਕ੍ਰਿਪਾਨਿਧਿਪੂਰਨਖਸਮਹਮਾਰੇ॥ਰਹਾਉ॥ਆਉਬੈਠੁਆਦਰੁਸਭਥਾਈ
ਊਨਕਤਹੂੰਬਾਤਾ॥ਭਗਤਿਸਿਰਪਾਉਦੀਓਜਨਅਪੁਨੇਪ੍ਰਤਾਪੁਨਾਨਕਪ੍ਰਭ
ਜਾਤਾ॥੨॥੩੦॥੯੪॥
ਸੋਰਠਿਮਹਲਾ੯ ੴਸਤਿਗੁਰਪ੍ਰਸਾਦਿ॥
ਰੇਮਨਰਾਮਸਿਉਕਰਿਪ੍ਰੀਤਿ॥ਸ੍ਰਵਨਗੋਬਿੰਦਗੁਨੁਸੁਨਉਅਰੁਗਾਉਰਸਨਾਗੀ
ਤਿ॥੧॥ਰਹਾਉ॥ਕਰਿਸਾਧਸੰਗਤਿਸਿਮਰੁਮਾਧੋਹੋਹਿਪਤਿਤਪੁਨੀਤ॥ਕਾਲੁਬਿ
ਆਲੁਜਿਉਪਰਿਓਡੋਲੈਮੁਖੁਪਸਾਰੇਮੀਤ॥੧॥ਆਜੁਕਾਲਿਫੁਨਿਤੋਹਿਗ੍ਰਸਿ
ਹੈਸਮਝਿਰਾਖਉਚੀਤਿ॥ਕਹੈਨਾਨਕੁਰਾਮੁਭਜਿਲੈਜਾਤੁਅਉਸਰੁਬੀਤ॥੨॥
੧॥ਸੋਰਠਿਮਹਲਾ੯ ॥ਮਨਕੀਮਨਹੀਮਾਹਿਰਹੀ॥ਨਾਹਰਿਭਜੇਨਤੀਰਥ
ਸੇਵੇਚੋਟੀਕਾਲਿਗਹੀ॥੧॥ਰਹਾਉ॥ਦਾਰਾਮੀਤਪੂਤਰਥਸੰਪਤਿਧਨਪੂਰਨਸਭ
ਮਹੀ॥ਅਵਰਸਗਲਮਿਥਿਆਏਜਾਨਉਭਜਨੁਰਾਮੁਕੋਸਹੀ॥੧॥ਫਿਰਤਫਿ
ਰਤਬਹੁਤੇਜੁਗਹਾਰਿਓਮਾਨਸਦੇਹਲਹੀ॥ਨਾਨਕਕਹਤਮਿਲਨਕੀਬਰੀਆਸਿ
ਮਰਤਕਹਾਨਹੀ॥੨॥੨॥ਸੋਰਠਿਮਹਲਾ੯ ॥ਮਨਰੇਕਉਨੁਕੁਮਤਿਤੈਲੀ
ਨੀ॥ਪਰਦਾਰਾਨਿੰਦਿਆਰਸਰਚਿਓਰਾਮਭਗਤਿਨਹਿਕੀਨੀ॥੧॥ਰਹਾਉ॥ਮੁਕ
ਤਿਪੰਥੁਜਾਨਿਓਤੈਨਾਹਨਿਧਨਜੋਰਨਕਉਧਾਇਆ॥ਅੰਤਿਸੰਗਕਾਹੂਨਹੀਦੀਨ
ਬਿਰਥਾਆਪੁਬੰਧਾਇਆ॥੧॥ਨਾਹਰਿਭਜਿਓਨਗੁਰਜਨੁਸੇਵਿਓਨਹਉਪਜਿ
ਓਗਿਆਨਾ॥ਘਟਹੀਮਾਹਿਨਿਰੰਜਨੁਤੇਰੈਤੈਖੋਜਤਉਦਿਆਨਾ॥੨॥ਬਹੁਤੁ
ਜਨਮਭਰਮਤਤੈਹਾਰਿਓਅਸਥਿਰਮਤਿਨਹੀਪਾਈ॥ਮਾਨਸਦੇਹਪਾਇਪਦਹਰਿਭ
ਜਨਾਨਕਬਾਤਬਤਾਈ॥੩॥੩॥ਸੋਰਠਿਮਹਲਾ੯ ॥ਮਨਰੇਪ੍ਰਭਕੀਸਰ
ਨਿਬਿਚਾਰੋ॥ਜਿਹਸਿਮਰਤਗਨਕਾਸੀਉਧਰੀਤਾਕੋਜਸੁਉਰਧਾਰੋ॥੧॥ਰਹਾਉ॥
ਅਟਲੁਭਇਓਧ੍ਰੂਅਜਾਕੈਸਿਮਰਨਿਅਰੁਨਿਰਭੈਪਦੁਪਾਇਆ॥ਦੁਖਹਰਤਾਇ

ਹਬਿਧਿਕੋਸੁਆਮੀਤੈਕਾਹੇਬਿਸਰਾਇਆ॥੧॥ਜਬਹੀਸਰਨਿਗਹੀਕਿਰਪਾਨਿਧਿਗਜ
ਗਰਾਹਤੇਛੂਟਾ॥ਮਹਮਾਨਾਮਕਹਾਲਉਬਰਨਉਰਾਮਕਹਤਬੰਧਨਤਿਹਤੂਟਾ॥੨॥ਅ
ਜਾਮਲੁਪਾਪੀਜਗੁਜਾਨੈਨਿਮਖਮਾਹਿਨਿਸਤਾਰਾ॥ਨਾਨਕਕਹਤਚੇਤਚਿੰਤਾਮਨਿਤੈ
ਭੀਉਤਰਹਿਪਾਰਾ॥੩॥੪॥ਸੋਰਠਿਮਹਲਾ੯॥ ॥ਪ੍ਰਾਨੀਕਉਨੁਉਪਾਉਕਰੈ॥
ਜਾਤੇਭਗਤਿਰਾਮਕੀਪਾਵੈਜਮਕੋਤ੍ਰਾਸੁਹਰੈ॥੧॥ਰਹਾਉ॥ਕਉਨੁਕਰਮਬਿਦਿਆ
ਕਹੁਕੈਸੀਧਰਮੁਕਉਨੁਫੁਨਿਕਰਈ॥ਕਉਨੁਨਾਮੁਗੁਰਜਾਕੈਸਿਮਰੈਭਵਸਾਗਰਕਉ
ਤਰਈ॥੧॥ਕਲਮੈਏਕੁਨਾਮੁਕਿਰਪਾਨਿਧਿਜਾਹਿਜਪੈਗਤਿਪਾਵੈ॥ਅਉਰਧਰਮ
ਤਾਕੈਸਮਨਾਹਨਿਇਹਬਿਧਿਬੇਦੁਬਤਾਵੈ॥੨॥ਸੁਖੁਦੁਖੁਰਹਤਸਦਾਨਿਰਲੇਪੀਜਾ
ਕਉਕਹਤਗੁਸਾਈ॥ਸੋਤੁਮਹੀਮਹਿਬਸੈਨਿਰੰਤਰਿਨਾਨਕਦਰਪਨਿਨਿਆਈ॥੩॥
੫॥ਸੋਰਠਿਮਹਲਾ੯॥ ॥ਮਾਈਮੈਕਿਹਿਬਿਧਿਲਖਉਗੁਸਾਈ॥ਮਹਾਮੋਹ
ਅਗਿਆਨਿਤਿਮਰਿਮੋਮਨੁਰਹਿਓਉਰਝਾਈ॥੧॥ਰਹਾਉ॥ਸਗਲਜਨਮਭਰਮਹੀ
ਭਰਮਖੋਇਓਨਹਅਸਥਿਰੁਮਤਿਪਾਈ॥ਬਿਖਿਆਸਕਤਰਹਿਓਨਿਸਬਾਸੁਰਨਹ
ਛੂਟੀਅਧਮਾਈ॥੧॥ਸਾਧਸੰਗੁਕਬਹੂਨਹੀਕੀਨਾਨਹਕੀਰਤਿਪ੍ਰਭਗਾਈ॥ਜਨਨਾ
ਨਕਮੈਨਾਹਿਕੋਊਗੁਨੁਰਾਖਿਲੇਹੁਸਰਨਾਈ॥੨॥੬॥ਸੋਰਠਿਮਹਲਾ੯ ॥
ਮਾਈਮਨੁਮੇਰੋਬਸਿਨਾਹਿ॥ਨਿਸਬਾਸੁਰਬਿਖਿਅਨਕਉਧਾਵਤਕਿਹਿਬਿਧਿਰੋਕ
ਉਤਾਹਿ॥੧॥ਰਹਾਉ॥ਬੇਦਪੁਰਾਨਸਿਮ੍ਰਿਤਿਕੇਮਤਸੁਨਿਨਿਮਖਨਹੀਏਬਸਾਵੈ॥ਪਰ
ਧਨਪਰਦਾਰਾਸਿਉਰਚਿਓਬਿਰਥਾਜਨਮੁਸਿਰਾਵੈ॥੧॥ਮਦਿਮਾਇਆਕੈਭਇਓਬਾ
ਵਰੋਸੂਝਤਨਹਕਛੁਗਿਆਨਾ॥ਘਟਹੀਭੀਤਰਿਬਸਤਨਿਰੰਜਨਤਾਕੋਮਰਮਨਜਾਨਾ
॥੨॥ਜਬਹੀਸਰਨਿਸਾਧਕੀਆਇਓਦੁਰਮਤਿਸਗਲਬਿਨਾਸੀ॥ਤਬਨਾਨਕਚੇਤਿਓ
ਚਿੰਤਾਮਨਿਕਾਟੀਜਮਕੀਫਾਸੀ॥੩॥੭॥ਸੋਰਠਿਮਹਲਾ੯॥ ॥ਰੇਨਰਇ
ਹਸਾਚੀਜੀਅਧਾਰਿ॥ਸਗਲਜਗਤੁਹੈਜੈਸੇਸੁਪਨਾਬਿਨਸਤਲਗਤਨਬਾਰ॥੧॥
ਰਹਾਉ॥ਬਾਰੂਭੀਤਿਬਨਾਈਰਚਿਪਚਿਰਹਤਨਹੀਦਿਨਚਾਰਿ॥ਤੈਸੇਹੀਇਹਸੁਖ
ਮਾਇਆਕੇਉਰਝਿਓਕਹਾਗਵਾਰ॥੧॥ਅਜਹੂਸਮਝਿਕਛੁਬਿਗਰਿਓਨਾਹਿਨਿ

ਭਜਿਲੇਨਾਮੁਮੁਰਾਰਿ॥ਕਹੁਨਾਨਕਨਿਜਮਤੁਸਾਧਨਕਉਭਾਖਿਓਤੋਹਿਪੁਕਾਰਿ॥੨॥੮॥ ੩੨੨
ਸੋਰਠਿਮਹਲਾ੯॥ ॥ਇਹਜਗਿਮੀਤੁਨਦੇਖਿਓਕੋਈ॥ਸਗਲਜਗਤੁਅਪ
ਨੈਸੁਖਿਲਾਗਿਓਦੁਖਮੈਸੰਗਿਨਹੋਈ॥੧॥ਰਹਾਉ॥ਦਾਰਾਮੀਤਪੂਤਸਨਬੰਧੀਸਗ
ਰੇਧਨਸਿਉਲਾਗੇ॥ਜਬਹੀਨਿਰਧਨਦੇਖਿਓਨਰਕਉਸੰਗੁਛਾਡਿਸਭਭਾਗੇ॥੧॥
ਕਹਂਉਕਹਾਯਿਆਮਨਬਉਰੇਕਉਇਨਸਿਉਨੇਹੁਲਗਾਇਓ॥ਦੀਨਾਨਾਥਸਕਲ
ਭੈਭੰਜਨਜਸੁਤਾਕੋਬਿਸਰਾਇਓ॥੨॥ਸੁਆਨਪੂਛਜਿਉਭਇਓਨਸੂਧਉਬਹੁ
ਤੁਜਤਨੁਮੈਕੀਨਉ॥ਨਾਨਕਲਾਜਬਿਰਦਕੀਰਾਖਹੁਨਾਮੁਤੁਹਾਰਉਲੀਨਉ॥੩॥
੯॥ਸੋਰਠਿਮਹਲਾ੯॥ ॥ਮਨਰੇਗਹਿਓਨਗੁਰਉਪਦੇਸੁ॥ਕਹਾਭਇਓਜਉ
ਮੂਡੁਮੁਡਾਇਓਭਗਵਉਕੀਨੋਭੇਸੁ॥੧॥ਰਹਾਉ॥ਸਾਚਛਾਡਿਕੈਝੂਠਹਲਾਗਿਓ
ਜਨਮੁਅਕਾਰਥੁਖੋਇਓ॥ਕਰਿਪਰਪੰਚਉਦਰਨਿਜਪੋਖਿਓਪਸੁਕੀਨਿਆਈਸੋ
ਇਓ॥੧॥ਰਾਮਭਜਨਕੀਗਤਿਨਹੀਜਾਨੀਮਾਇਆਹਾਥਿਬਿਕਾਨਾ॥ਉਰਝਿਰਹਿ
ਓਬਿਖਿਅਨਸੰਗਿਬਉਰਾਨਾਮੁਰਤਨੁਬਿਸਰਾਨਾ॥੨॥ਰਹਿਓਅਚੇਤਨਚੇਤਿਓ
ਗੋਬਿੰਦਬਿਰਥਾਅਉਧਸਿਰਾਨੀ॥ਕਹੁਨਾਨਕਹਰਿਬਿਰਦੁਪਛਾਨਉਭੂਲੇਸਦਾ
ਪਰਾਨੀ॥੩॥੧੦॥ਸੋਰਠਿਮਹਲਾ੯ ॥ਜੋਨਰੁਦੁਖਮੈਦੁਖੁਨਹੀਮਾਨੈ॥ਸੁ
ਖਸਨੇਹੁਅਰੁਭੈਨਹੀਜਾਕੈਕੰਚਨਮਾਟੀਮਾਨੈ॥੧॥ਰਹਾਉ॥ਨਹਨਿੰਦਿਆਨਹਉਸ
ਤਤਿਜਾਕੈਲੋਭੁਮੋਹੁਅਭਿਮਾਨਾ॥ਹਰਖਸੋਗਤੇਰਹੈਨਿਆਰਉਨਾਹਿਮਾਨਅਪ
ਮਾਨਾ॥੧॥ਆਸਾਮਨਸਾਸਗਲਤਿਆਗੈਜਗਤੇਰਹੈਨਿਰਾਸਾ॥ਕਾਮੁਕ੍ਰੋਧੁਜਿ
ਹਪਰਸੈਨਾਹਨਿਤਿਹਘਟਿਬ੍ਰਹਮੁਨਿਵਾਸਾ॥੨॥ਗੁਰਕਿਰਪਾਜਿਹਨਰਕਉਕੀ
ਨੀਤਿਹਇਹਜੁਗਤਿਪਛਾਨੀ॥ਨਾਨਕਲੀਨਭਇਓਗੋਬਿੰਦਸਿਉਜਿਉਪਾਨੀ
ਸੰਗਿਪਾਨੀ॥੩॥੧੧॥ਸੋਰਠਿਮਹਲਾ੯ ॥ਪ੍ਰੀਤਮਜਾਨਿਲੇਹੁਮਨਮਾਹੀ
॥ਅਪਨੇਸੁਖਸਿਉਹੀਜਗੁਫਾਂਧਿਓਕੋਕਾਹੂਕੋਨਾਹੀ॥੧॥ਰਹਾਉ॥ਸੁਖਮੈਆਨਿਬ
ਹੁਤੁਮਿਲਿਬੈਠਤਰਹਤਚਹੂਦਿਸਿਘੇਰੈ॥ਬਿਪਤਿਪਰੀਸਭਹੀਸੰਗੁਛਾਡਿਤਕੋਊ
ਨਆਵਤਨੇਰੈ॥੧॥ਘਰਕੀਨਾਰਿਬਹੁਤੁਹਿਤੁਜਾਸਿਉਸਦਾਰਹਤਸੰਗਲਾਗੀ॥

ਜਬਹੀਹੰਸੁਤਜਿਓਇਹਕਾਂਇਆਪ੍ਰੇਤਪ੍ਰੇਤਕਰਿਭਾਗੀ॥੨॥ਇਹਬਿਧਿਕੋਬਿਉ
ਹਾਰੁਬਨਿਓਹੈਜਾਸਿਉਨੇਹੁਲਗਾਇਓ॥ਅੰਤਬਾਰਨਾਨਕਬਿਨੁਹਰਿਜੀਕੋਊਕਾ
ਮਿਨਆਇਓ॥੩॥੧੨॥੧੩੯॥

ਸੋਰਠਿਮਹਲਾ੧ ਘਰੁ੧ ਚਉਤੁਕੀ॥ਅਸਟਪਦੀਆ॥ੴਸਤਿਗੁਰਪ੍ਰਸਾਦਿ॥
ਦੁਬਿਧਾਨਪੜਉਹਰਿਬਿਨੁਹੋਰੁਨਪੂਜਉਮੜੈਮਸਾਣਿਨਜਾਈ॥ਤ੍ਰਿਸਨਾਰਾਚਿ
ਪਰਘਰਿਜਾਵਾਤ੍ਰਿਸਨਾਨਾਮਿਬੁਝਾਈ॥ਘਰਭੀਤਰਿਘਰੁਗੁਰੂਦਿਖਾਇਆਸ
ਹਜਿਰਤੇਮਨਭਾਈ॥ਤੂਆਪੇਦਾਨਾਆਪੇਬੀਨਾਤੂਦੇਵਹਿਮਤਿਸਾਈ॥੧॥ਮਨੁ
ਬੈਰਾਗਿਰਤਉਬੈਰਾਗੀਸਬਦਿਮਨੁਬੇਧਿਆਮੇਰੀਮਾਈ॥ਅੰਤਰਿਜੋਤਿਨਿਰੰਤਰਿ
ਬਾਣੀਸਾਚੇਸਾਹਿਬਸਿਉਲਿਵਲਾਈ॥ਰਹਾਉ॥ਅਸੰਖਬੈਰਾਗੀਕਹਹਿਬੈਰਾਗੁਸੋਬੈ
ਰਾਗੀਜਿਖਸਮੈਭਾਵੈ॥ਹਿਰਦੈਸਬਦਿਸਦਾਭੈਰਚਿਆਗੁਰਕੀਕਾਰਕਮਾਵੈ॥ਏਕੋ
ਚੇਤੈਮਨੂਆਨਡੋਲੈਧਾਵਤੁਵਰਜਿਰਹਾਵੈ॥ਸਹਜੇਮਾਤਾਸਦਾਰੰਗਿਰਾਤਾਸਾਚੇਕੇ
ਗੁਣਗਾਵੈ॥੨॥ਮਨੂਆਪਉਣੁਬਿੰਦੁਸੁਖਵਾਸੀ॥ਨਾਮਿਵਸੈਸੁਖਭਾਈ॥ਜਿਹਬਾ
ਨੇਤ੍ਰਸੋਤ੍ਰਸਚਿਰਾਤੇਜਲਿਬੂਝੀਤੁਝਹਿਬੁਝਾਈ॥ਆਸਨਿਰਾਸਰਹੈਬੈਰਾਗੀਨਿਜਘ
ਰਿਤਾੜੀਲਾਈ॥ਭਿਖਿਆਨਾਮਿਰਜੇਸੰਤੋਖੀਅੰਮ੍ਰਿਤੁਸਹਜਿਪੀਆਈ॥੩॥ਦੁਬਿ
ਧਾਵਿਚਿਬੈਰਾਗੁਨਹੋਵੀਜਬਲਗੁਦੂਜੀਰਾਈ॥ਸਭੁਜਗੁਤੇਰਾਤੂਏਕੋਦਾਤਾਅਵਰੁਨ
ਦੂਜਾਭਾਈ॥ਮਨਮੁਖਿਜੰਤਦੁਖਿਸਦਾਨਿਵਾਸੀਗੁਰਮੁਖਿਦੇਵਡਿਆਈ॥ਅਪਰ
ਅਪਾਰਅਗੰਮਅਗੋਚਰਕਹਣੈਕੀਮਨਪਾਈ॥੪॥ਸੁੰਨਸਮਾਧਿਮਹਾਪਰਮਾਰਥੁਤੀ
ਨਿਭਵਣਪਤਿਨਾਮੰ॥ਮਸਤਕਿਲੇਖੁਜੀਆਜਗਿਜੇਨੀਸਿਰਿਸਿਰਿਲੇਖੁਸਹਾਮੰ
॥ਕਰਮਸੁਕਰਮਕਰਾਏਆਪੇਆਪੇਭਗਤਿਦ੍ਰਿੜਾਮੰ॥ਮਨਿਮੁਖਿਜੂਠਿਲਹੈਭੈਮੰ
ਆਪੇਗਿਆਨੁਅਗਾਮੰ॥੫॥ਜਿਨਚਾਖਿਆਸੇਈਸਾਦੁਜਾਣਨਿਜਿਉਗੁੰਗੇਮ
ਠਿਆਈ॥ਅਕਥੈਕਾਕਿਆਕਥੀਐਭਾਈਚਾਲਉਸਦਾਰਜਾਈ॥ਗੁਰਦਾਤਾਮੇ
ਤਾਮਤਿਹੋਵੈਨਿਗੁਰੇਮਤਿਨਕਾਈ॥ਜਿਉਚਲਾਏਤਿਉਚਾਲਹਭਾਈਹੋਰਕਿਆ

ਕੋਕਰੇਚਤੁਰਾਈ॥੬॥ਇਕਿਭਰਮਿਭੁਲਾਏਇਕਿਭਗਤੀਰਾਤੇਤੇਰਾਖੇਲੁਅਪਾਰਾ॥ਜਿ
ਤੁਤੁਧੁਲਾਏਤੇਹਾਫਲੁਪਾਇਆਤੂਹੁਕਮਿਚਲਾਵਣਹਾਰਾ॥ਸੇਵਾਕਰੀਜੇਕਿਛੁਹੋਵੈ
ਅਪਣਾਜੀਉਪਿੰਡੁਤੁਮਾਰਾ॥ਸਤਿਗੁਰਿਮਿਲਿਐਕਿਰਪਾਕੀਨੀਅੰਮ੍ਰਿਤਨਾਮੁਅਧਾਰ
॥੭॥ਗਗਨੰਤਰਿਵਾਸਿਆਗੁਣਪਰਗਾਸਿਆਗੁਣਮਹਿਗਿਆਨਧਿਆਨੰ॥ਨਾਮੁਮ
ਨਿਭਾਵੈਕਹੈਕਹਾਵੈਤਤੋਤਤੁਵਖਾਨੰ॥ਸਬਦੁਗੁਰਪੀਰਾਗਹਿਰਗੰਭੀਰਾਬਿਨੁਸਬਦੈ
ਜਗੁਬਉਰਾਨੰ॥ਪੂਰਾਬੈਰਾਗੀਸਹਜਿਸੁਭਾਗੀਸਚੁਨਾਨਕਮਨੁਮਾਨੰ॥੮॥੧॥ਸੋਰਠਿਮ
ਹਲਾ੧ ਤਿਤੁਕੀ॥ ॥ਆਸਾਮਨਸਾਬੰਧਨੀਭਾਈਕਰਮਧਰਮਬੰਧਕਾਰੀ॥
ਪਾਪਿਪੁੰਨਿਜਗੁਜਾਇਆਭਾਈਬਿਨਸੈਨਾਮੁਵਿਸਾਰੀ॥ਇਹਮਾਇਆਜਗਿਮੋਹਣੀ
ਭਾਈਕਰਮਸਭੇਵੇਕਾਰੀ॥੧॥ਸੁਣਿਪੰਡਿਤਕਰਮਾਕਾਰੀ॥ਜਿਤੁਕਰਮਿਸੁਖੁਊਪਜੈਭਾਈ
ਸੁਆਤਮਤਤੁਬੀਚਾਰੀ॥ਰਹਾਉ॥ਸਾਸਤੁਬੇਦੁਬਕੈਖੜੋਭਾਈਕਰਮਕਰਹੁਸੰਸਾਰੀ॥
ਪਾਖੰਡਿਮੈਲੁਨਚੂਕਈਭਾਈਅੰਤਰਿਮੈਲੁਵਿਕਾਰੀ॥ਇਨਬਿਧਿਡੂਬੀਮਾਕੁਰੀਭਾਈ
ਊਂਡੀਸਿਰਕੈਭਾਰੀ॥੨॥ਦੁਰਮਤਿਘਣੀਵਿਗੂਤੀਭਾਈਦੂਜੈਭਾਇਖੁਆਈ॥ਬਿਨੁਸ
ਤਿਗੁਰਨਾਮੁਨਪਾਈਐਭਾਈਬਿਨੁਨਾਮੈਭਰਮੁਨਜਾਈ॥ਸਤਿਗੁਰੁਸੇਵੇਤਾਸੁਖੁਪਾਏਭਾ
ਈਆਵਣੁਜਾਣੁਰਹਾਈ॥੩॥ਸਾਚੁਸਹਜੁਗੁਰਤੇਊਪਜੈਭਾਈਮਨੁਨਿਰਮਲੁਸਾਚਿ
ਸਮਾਈ॥ਗੁਰੁਸੇਵੇਸੋਬੂਝੈਭਾਈਗੁਰਬਿਨੁਮਗੁਨਪਾਈ॥ਜਿਸੁਅੰਤਰਿਲੋਭੁਕਿਕਰਮ
ਕਮਾਵੈਭਾਈਕੂੜੁਬੋਲਿਬਿਖੁਖਾਈ॥੪॥ਪੰਡਿਤਦਧੀਵਿਲੋਈਐਭਾਈਵਿਚ
ਹੁਨਿਕਲੈਤਥੁ॥ਜਲੁਮਥੀਐਜਲੁਦੇਖੀਐਭਾਈਇਹੁਜਗੁਏਹਾਵਥੁ॥ਗੁਰਬਿਨੁ
ਭਰਮਿਵਿਗੂਚੀਐਭਾਈਘਟਿਘਟਿਦੇਉਅਲਖੁ॥੫॥ਇਹੁਜਗੁਤਾਗੋਸੂਤਕੋਭਾ
ਈਦਹਦਿਸਬਾਧੋਮਾਇ॥ਬਿਨੁਗੁਰਗਾਠਿਨਛੂਟਈਭਾਈਥਾਕੇਕਰਮਕਮਾਇ॥ਇਹੁਜਗੁ
ਭਰਮਿਭੁਲਾਇਆਭਾਈਕਹਣਾਕਿਛੂਨਜਾਇ॥੬॥ਗੁਰਮਿਲਿਐਭਉਮਨਿਵਸੈ
ਭਾਈਭੈਮਰਣਾਸਚੁਲੇਖੁ॥ਮਜਨੁਦਾਨੁਚੰਗਿਆਈਆਭਾਈਦਰਗਹਨਾਮੁਵਿਸੇਖੁ
॥ਗੁਰਅੰਕਸੁਜਿਨਿਨਾਮੁਦ੍ਰਿੜਾਇਆਭਾਈਮਨਿਵਸਿਆਚੂਕਾਭੇਖੁ॥੭॥ਇਹੁਤਨੁ
ਹਾਟੁਸਰਾਫਕੋਭਾਈਵਖਰੁਨਾਮੁਅਪਾਰੁ॥ਇਹੁਵਖਰੁਵਾਪਾਰੀਸੋਦ੍ਰਿੜੈਭਾਈਗੁਰ

ਸਬਦਿ ਕਰੇ ਵੀਚਾਰੁ ॥ ਧਨੁ ਵਾਪਾਰੀ ਨਾਨਕਾ ਭਾਈ ਮੇਲਿ ਕਰੇ ਵਾਪਾਰੁ ॥੮॥੨॥ ਸੋਰਠਿ ਮਹਲਾ ੧ ॥ ਜਿਨੀ ਸਤਿਗੁਰੁ ਸੇਵਿਆ ਪਿਆਰੇ ਤਿਨ ਕੇ ਸਾਥ ਤਰੇ ॥ ਤਿਨਾ ਠਾਕ ਨ ਪਾਈਐ ਪਿਆਰੇ ਅੰਮ੍ਰਿਤ ਰਸਨ ਹਰੇ ॥ ਬੂਡੇ ਭਾਰੇ ਭੈ ਬਿਨਾ ਪਿਆਰੇ ਤਾਰੇ ਨਦਰਿ ਕਰੇ ॥੧॥ ਭੀ ਤੂਹੈ ਸਾਲਾਹਣਾ ਪਿਆਰੇ ਭੀ ਤੇਰੀ ਸਾਲਾਹ ॥ ਵਿਣੁ ਬੋਹਿਥ ਭੈ ਡੁਬੀਐ ਪਿਆਰੇ ਕੰਧੀ ਪਾਇ ਕਹਾਹ ॥੧॥ ਰਹਾਉ ॥ ਸਾਲਾਹੀ ਸਾਲਾਹਣਾ ਪਿਆਰੇ ਦੂਜਾ ਅਵਰੁ ਨ ਕੋਇ ॥ ਮੇਰੇ ਪ੍ਰਭ ਸਾਲਾਹਨਿ ਸੇ ਭਲੇ ਪਿਆਰੇ ਸਬਦਿ ਰਤੇ ਰੰਗੁ ਹੋਇ ॥ ਤਿਸ ਕੀ ਸੰਗਤਿ ਜੇ ਮਿਲੈ ਪਿਆਰੇ ਰਸੁ ਲੈ ਤਤੁ ਵਿਲੋਇ ॥੨॥ ਪਤਿ ਪਰਵਾਨਾ ਸਾਚ ਕਾ ਪਿਆਰੇ ਨਾਮੁ ਸਚਾ ਨੀਸਾਣੁ ॥ ਆਇਆ ਲਿਖਿ ਲੈ ਜਾਵਣਾ ਪਿਆਰੇ ਹੁਕਮੀ ਹੁਕਮੁ ਪਛਾਣੁ ॥ ਗੁਰ ਬਿਨੁ ਹੁਕਮੁ ਨ ਬੂਝੀਐ ਪਿਆਰੇ ਸਾਚੇ ਸਾਚਾ ਤਾਣੁ ॥੩॥ ਹੁਕਮੈ ਅੰਦਰਿ ਨਿੰਮਿਆ ਪਿਆਰੇ ਹੁਕਮੈ ਉਦਰ ਮਝਾਰਿ ॥ ਹੁਕਮੈ ਅੰਦਰਿ ਜੰਮਿਆ ਪਿਆਰੇ ਊਧਉ ਸਿਰ ਕੈ ਭਾਰਿ ॥ ਗੁਰਮੁਖਿ ਦਰਗਹ ਜਾਣੀਐ ਪਿਆਰੇ ਚਲੈ ਕਾਰਜ ਸਾਰਿ ॥੪॥ ਹੁਕਮੈ ਅੰਦਰਿ ਆਇਆ ਪਿਆਰੇ ਹੁਕਮੇ ਜਾਦੋ ਜਾਇ ॥ ਹੁਕਮੇ ਬੰਨ੍ਹਿ ਚਲਾਈਐ ਪਿਆਰੇ ਮਨਮੁਖਿ ਲਹੈ ਸਜਾਇ ॥ ਹੁਕਮੇ ਸਬਦਿ ਪਛਾਣੀਐ ਪਿਆਰੇ ਦਰਗਹ ਪੈਧਾ ਜਾਇ ॥੫॥ ਹੁਕਮੇ ਗਣਤ ਗਣਾਈਐ ਪਿਆਰੇ ਹੁਕਮੇ ਹਉਮੈ ਦੋਇ ॥ ਹੁਕਮੇ ਭਵੈ ਭਵਾਈਐ ਪਿਆਰੇ ਅਵਗਣਿ ਮੁਠੀ ਰੋਇ ॥ ਹੁਕਮੁ ਸਿਞਾਪੈ ਸਾਹ ਕਾ ਪਿਆਰੇ ਸਚੁ ਮਿਲੈ ਵਡਿਆਈ ਹੋਇ ॥੬॥ ਆਖਣਿ ਅਉਖਾ ਆਖੀਐ ਪਿਆਰੇ ਕਿਉ ਸੁਣੀਐ ਸਚੁ ਨਾਉ ॥ ਜਿਨੀ ਸੋ ਸਾਲਾਹਿਆ ਪਿਆਰੇ ਹਉ ਤਿਨ ਬਲਿਹਾਰੈ ਜਾਉ ॥ ਨਾਉ ਮਿਲੈ ਸੰਤੋਖੀਆਂ ਪਿਆਰੇ ਨਦਰੀ ਮੇਲਿ ਮਿਲਾਉ ॥੭॥ ਕਾਇਆ ਕਾਗਦੁ ਜੇ ਥੀਐ ਪਿਆਰੇ ਮਨੁ ਮਸਵਾਣੀ ਧਾਰਿ ॥ ਲਲਤਾ ਲੇਖਣਿ ਸਚ ਕੀ ਪਿਆਰੇ ਹਰਿ ਗੁਣ ਲਿਖਹੁ ਵੀਚਾਰਿ ॥ ਧਨੁ ਲੇਖਾਰੀ ਨਾਨਕਾ ਪਿਆਰੇ ਸਾਚੁ ਲਿਖੈ ਉਰਿ ਧਾਰਿ ॥੮॥੩॥

ਸੋਰਠਿ ਮਹਲਾ ੧ ਦੁਤੁਕੀ ॥

ਤੂ ਗੁਣਦਾਤੌ ਨਿਰਮਲੋ ਭਾਈ ਨਿਰਮਲੁ ਨਾ ਮਨੁ ਹੋਇ ॥ ਹਮ ਅਪਰਾਧੀ ਨਿਰਗੁਣੇ ਭਾਈ ਤੁਝ ਹੀ ਤੇ ਗੁਣੁ ਸੋਇ ॥੧॥ ਮੇਰੇ ਪ੍ਰੀਤਮਾ ਤੂ ਕਰਤਾ ਕਰਿ ਵੇਖੁ ॥ ਹਉ ਪਾਪੀ ਪਾਖੰਡੀਆ ਭਾਈ ਮਨਿ ਤਨਿ ਨਾਮ ਵਿਸੇਖੁ ॥ ਰਹਾਉ ॥

ਬਿਖੁ ਮਾਇਆ ਚਿਤੁ ਮੋਹਿਆ ਭਾਈ ਚਤੁਰਾਈ ਪਤਿ ਖੋਇ ॥ ਚਿਤ ਮਹਿ ਠਾਕੁਰੁ ਸਚਿ ਵਸੈ ਭਾਈ ਜੇ ਗੁਰ ਗਿਆਨੁ ਸਮੋਇ ॥੩॥ ਰੂੜੌ ਰੂੜੌ ਆਖੀਐ ਭਾਈ ਰੂੜੌ ਲਾਲ ਚਲੂਲੁ ॥ ਜੇ ਮਨੁ ਹਰਿ ਸਿਉ ਬੈਰਾਗੀਐ ਭਾਈ ਦਰਿ ਘਰਿ ਸਾਚੁ ਅਭੂਲੁ ॥੪॥ ਪਾਤਾਲੀ ਆਕਾਸਿ ਤੂ ਭਾਈ ਘਰਿ ਘਰਿ ਤੂ ਗੁਣ ਗਿਆਨੁ ॥ ਗੁਰ ਮਿਲਿਐ ਸੁਖੁ ਪਾਇਆ ਭਾਈ ਚੂਕਾ ਮਨਹੁ ਗੁਮਾਨੁ ॥੫॥ ਜਲਿ ਮਲਿ ਕਾਇਆ ਮਾਜੀਐ ਭਾਈ ਭੀ ਮੈਲਾ ਤਨੁ ਹੋਇ ॥ ਗਿਆਨਿ ਮਹਾ ਰਸਿ ਨਾਈਐ ਭਾਈ ਮਨੁ ਤਨੁ ਨਿਰਮਲੁ ਹੋਇ ॥੬॥ ਦੇਵੀ ਦੇਵਾ ਪੂਜੀਐ ਭਾਈ ਕਿਆ ਮਾਗਉ ਕਿਆ ਦੇਹਿ ॥ ਪਾਹਣੁ ਨੀਰਿ ਪਖਾਲੀਐ ਭਾਈ ਜਲ ਮਹਿ ਬੂਡਹਿ ਤੇਹਿ ॥੭॥ ਗੁਰ ਬਿਨੁ ਅਲਖੁ ਨ ਲਖੀਐ ਭਾਈ ਜਗੁ ਬੂਡੈ ਪਤਿ ਖੋਇ ॥ ਮੇਰੇ ਠਾਕੁਰ ਹਾਥਿ ਵਡਾਈਆ ਭਾਈ ਜੈ ਭਾਵੈ ਤੈ ਦੇਇ ॥੮॥ ਬਈਅਰਿ ਬੋਲੈ ਮੀਠੁਲੀ ਭਾਈ ਸਾਚੁ ਕਹੈ ਪਿਰ ਭਾਇ ॥ ਬਿਰਹੈ ਬੇਧੀ ਸਚਿ ਵਸੀ ਭਾਈ ਅਧਿਕ ਰਹੀ ਹਰਿ ਨਾਇ ॥੯॥ ਸਭੁ ਕੋ ਆਖੈ ਆਪਣਾ ਭਾਈ ਗੁਰ ਤੇ ਬੁਝੈ ਸੁਜਾਨੁ ॥ ਜੋ ਬੀਧੇ ਸੇ ਊਬਰੇ ਭਾਈ ਸਬਦੁ ਸਚਾ ਨੀਸਾਨੁ ॥੧੦॥ ਈਧਨੁ ਅਧਿਕ ਸਕੇਲੀਐ ਭਾਈ ਪਾਵਕੁ ਰੰਚਕ ਪਾਇ ॥ ਖਿਨੁ ਪਲੁ ਨਾਮੁ ਰਿਦੈ ਵਸੈ ਭਾਈ ਨਾਨਕ ਮਿਲਣੁ ਸੁਭਾਇ ॥੧੧॥੪॥

ਸੋਰਠਿ ਮਹਲਾ ੩ ਘਰੁ ੧ ਤਿਤੁਕੀ ੴ ਸਤਿਗੁਰ ਪ੍ਰਸਾਦਿ ॥

ਭਗਤਾ ਦੀ ਸਦਾ ਤੂ ਰਖਦਾ ਹਰਿ ਜੀਉ ਧੁਰਿ ਤੂ ਰਖਦਾ ਆਇਆ ॥ ਪ੍ਰਹਿਲਾਦ ਜਨ ਤੁਧੁ ਰਾਖਿ ਲਏ ਹਰਿ ਜੀਉ ਹਰਣਾਖਸੁ ਮਾਰਿ ਪਚਾਇਆ ॥ ਗੁਰਮੁਖਾ ਨੋ ਪਰਤੀਤਿ ਹੈ ਹਰਿ ਜੀਉ ਮਨਮੁਖ ਭਰਮਿ ਭੁਲਾਇਆ ॥੧॥ ਹਰਿ ਜੀ ਏਹ ਤੇਰੀ ਵਡਿਆਈ ॥ ਭਗਤਾ ਕੀ ਪੈਜ ਰਖੁ ਤੂ ਸੁਆਮੀ ਭਗਤ ਤੇਰੀ ਸਰਣਾਈ ॥ ਰਹਾਉ ॥ ਭਗਤਾ ਨੋ ਜਮੁ ਜੋਹਿ ਨ ਸਾਕੈ ਕਾਲੁ ਨ ਨੇੜੈ ਜਾਈ ॥ ਕੇਵਲ ਰਾਮ ਨਾਮੁ ਮਨਿ ਵਸਿਆ ਨਾਮੇ ਹੀ ਮੁਕਤਿ ਪਾਈ ॥ ਰਿਧਿ ਸਿਧਿ ਸਭ ਭਗਤਾ ਚਰਣੀ ਲਾਗੀ ਗੁਰ ਕੈ ਸਹਜਿ ਸੁਭਾਈ ॥੨॥ ਮਨਮੁਖਾ ਨੋ ਪਰਤੀਤਿ ਨ ਆਵੀ ਅੰਤਰਿ ਲੋਭ ਸੁਆਉ ॥ ਗੁਰਮੁਖਿ ਹਿਰਦੈ ਸਬਦੁ ਨ ਭੇਦਿਓ ਹਰਿ ਨਾਮਿ ਨ ਲਾਗਾ ਭਾਉ ॥ ਕੂੜ ਕਪਟ ਪਾਜੁ ਲਹਿ ਜਾਸੀ ਮਨਮੁਖ ਫੀਕਾ ਅਲਾਉ ॥੩॥

ਭਗਤਾਵਿਚਿਆਪਿਵਰਤਦਾਪ੍ਰਭਜੀਭਗਤੀਹੂਤੂਜਾਤਾ॥ਮਾਇਆਮੋਹਸਭਲੋ
ਕੁਹੈਤੇਰੀਤੂਏਕੋਪੁਰਖੁਬਿਧਾਤਾ॥ਹਉਮੈਮਾਰਿਮਨਸਾਮਨਹਿਸਮਾਣੀਗੁਰਕੈਸਬ
ਦਿਪਛਾਤਾ॥੪॥ਅਚਿੰਤਕੰਮਕਰਹਿਪ੍ਰਭਤਿਨਕੇਜਿਨਹਰਿਕਾਨਾਮੁਪਿਆਰਾ॥ਗੁਰ
ਪਰਸਾਦਿਸਦਾਮਨਿਵਸਿਆਸਭਿਕਾਜਸਵਾਰਣਹਾਰਾ॥ਓਨਾਕੀਰੀਸਕਰੇਸੁਵਿ
ਗੁਚੈਜਿਨਹਰਿਪ੍ਰਭੁਹੈਰਖਵਾਰਾ॥੫॥ਬਿਨੁਸਤਿਗੁਰਸੇਵੇਕਿਨੈਨਪਾਇਆਮਨਮੁਖਿ
ਭਉਕਿਮੁਏਬਿਲਲਾਈ॥ਆਵਹਿਜਾਵਹਿਠਉਰਨਪਾਵਹਿਦੁਖਮਹਿਦੁਖਿਸਮਾ
ਈ॥ਗੁਰਮੁਖਿਹੋਵੈਸੁਅੰਮ੍ਰਿਤੁਪੀਵੈਸਹਜੇਸਾਚਿਸਮਾਈ॥੬॥ਬਿਨੁਸਤਿਗੁਰਸੇ
ਵੇਜਨਮੁਨਛੋਡੈਜੇਅਨੇਕਕਰਮਕਰੈਅਧਿਕਾਈ॥ਵੇਦਪੜਹਿਤੈਵਾਦਵਖਾ
ਣਹਿਬਿਨੁਹਰਿਪਤਿਗਵਾਈ॥ਸਚਾਸਤਿਗੁਰੁਸਾਚੀਜਿਸੁਬਾਣੀਭਜਿਛੂਟ
ਹਿਗੁਰਸਰਣਾਈ॥੭॥ਜਿਨਹਰਿਮਨਿਵਸਿਆਸੇਦਰਿਸਾਚੇਦਰਿਸਾਚੈਸਚਿ
ਆਰਾ॥ਓਨਾਦੀਸੋਭਾਜੁਗਿਜੁਗਿਹੋਈਕੋਇਨਮੇਟਣਹਾਰਾ॥ਨਾਨਕਤਿਨਕੈਸ
ਦਬਲਿਹਾਰੈਜਿਨਹਰਿਰਾਖਿਆਉਰਿਧਾਰਾ॥੮॥੧॥ਸੋਰਠਿਮਹਲਾ ੩
ਦੁਤੁਕੀ॥ ਨਿਗੁਣਿਆਨੋਆਪੇਬਖਸਿਲਏਭਾਈਸਤਿਗੁਰਕੀਸੇਵਾਲਾ
ਇ॥ਸਤਿਗੁਰਕੀਸੇਵਾਊਤਮਹੈਭਾਈਰਾਮਨਾਮਿਚਿਤੁਲਾਇ॥੧॥ਹਰਿਜੀਉਆ
ਪੇਬਖਸਿਮਿਲਾਇ॥ਗੁਣਹੀਣਹਮਅਪਰਾਧੀਭਾਈਪੂਰੈਸਤਿਗੁਰਿਲਏਰਲਾ
ਇ॥ਰਹਾਉ॥ਕਉਣਕਉਣਅਪਰਾਧੀਬਖਸਿਅਨੁਪਿਆਰੇਸਾਚੈਸਬਦਿਵੀ
ਚਾਰਿ॥ਭਉਜਲੁਪਾਰਿਉਤਾਰਿਅਨੁਭਾਈਸਤਿਗੁਰਬੇੜੈਚਾੜਿ॥੨॥ਮਨੂਰੈਤੇਕੰ
ਚਨਭਏਭਾਈਗੁਰੁਪਾਰਸੁਮੇਲਿਮਿਲਾਇ॥ਆਪੁਛੋਡਿਨਾਉਮਨਿਵਸਿਆ
ਭਾਈਜੋਤੀਜੋਤਿਮਿਲਾਇ॥੩॥ਹਉਵਾਰੀਹਉਵਾਰਣੈਭਾਈਸਤਿਗੁਰਕਉਸ
ਦਬਲਿਹਾਰੈਜਾਉ॥ਨਾਮੁਨਿਧਾਨੁਜਿਨਿਦਿਤਾਭਾਈਗੁਰਮਤਿਸਹਜਿਸਮਾਉ॥੪॥
॥ਗੁਰਬਿਨੁਸਹਜੁਨਊਪਜੈਭਾਈਪੂਛਹੁਗਿਆਨੀਆਜਾਇ॥ਸਤਿਗੁਰਕੀ
ਸੇਵਾਸਦਾਕਰਿਭਾਈਵਿਚਹੁਆਪੁਗਵਾਇ॥੫॥ਗੁਰਮਤੀਭਉਊਪਜੈਭਾਈ
ਭਉਕਰਣੀਸਚੁਸਾਰੁ॥ਪ੍ਰੇਮਪਦਾਰਥੁਪਾਈਐਭਾਈਸਚੁਨਾਮੁਆਧਾਰੁ॥੬॥

ਜੋਸਤਿਗੁਰੁਸੇਵਹਿਆਪਣਾਭਾਈਤਿਨਕੈਹਉਲਾਗਉਪਾਇ॥ਜਨਮੁਸਵਾਰੀਆ
ਪਣਾਭਾਈਕੁਲੁਭੀਲਈਬਖਸਾਇ॥੭॥ਸਚੁਬਾਣੀਸਚੁਸਬਦੁਹੈਭਾਈਗੁਰਕਿ ੩੨੫
ਰਪਾਤੇਹੋਇ॥ਨਾਨਕਨਾਮੁਹਰਿਮਨਿਵਸੈਭਾਈਤਿਸੁਬਿਘਨੁਨਲਾਗੈਕੋਇ॥੮॥੨॥
ਸੋਰਠਿਮਹਲਾ ੩ ॥ਹਰਿਜੀਉਸਬਦੇਜਾਪਦਾਭਾਈਪੂਰੈਭਾਗਿਮਿਲਾਇ
॥ਸਦਾਸੁਖੁਸੋਹਾਗਣੀਭਾਈਅਨਦਿਨੁਰਤੀਆਰੰਗੁਲਾਇ॥੧॥ਹਰਿਜੀਤੂਆਪੇਰੰਗੁ
ਚੜਾਇ॥ਗਾਵਹੁਗਾਵਹੁਰੰਗਿਰਾਤਿਹੋਭਾਈਹਰਿਸੇਤੀਰੰਗੁਲਾਇ॥ਰਹਾਉ॥ਗੁ
ਰਕੀਕਾਰਕਮਾਵਣੀਭਾਈਆਪੁਛੋਡਿਚਿਤੁਲਾਇ॥ਸਦਾਸਹਜੁਫਿਰਿਦੁਖੁਨ
ਲਗਈਭਾਈਹਰਿਆਪਿਵਸੈਮਨਿਆਇ॥੨॥ਪਿਰਕਾਹੁਕਮੁਨਜਾਣਈਭਾਈ
ਸਾਕੁਲਖਣੀਕੁਨਾਰਿ॥ਮਨਹਠਿਕਾਰਕਮਾਵਣੀਭਾਈਵਿਣੁਨਾਵੈਕੂੜਿਆਰਿ॥੩॥
॥ਸੇਗਾਵਹਿਜਿਨਮਸਤਕਿਭਾਗੁਹੈਭਾਈਭਾਇਸਚੈਬੈਰਾਗੁ॥ਅਨਦਿਨੁਰਾਤੇਗੁਣ
ਰਵਹਿਭਾਈਨਿਰਭਉਗੁਰਲਿਵਲਾਗੁ॥੪॥ਸਭਨਾਮਾਰਿਜੀਵਾਲਦਾਭਾਈਸੋ
ਸੇਵਹੁਦਿਨੁਰਾਤਿ॥ਸੋਕਿਉਮਨਹੁਵਿਸਾਰੀਐਭਾਈਜਿਸਦੀਵਡੀਹੈਦਾਤਿ॥੫
॥ਮਨਮੁਖਿਮੈਲੀਡੁੰਮਣੀਭਾਈਦਰਗਹਨਾਹੀਥਾਉ॥ਗੁਰਮੁਖਿਹੋਵੈਤਗੁਣਰਵੈ
ਭਾਈਮਿਲਿਪ੍ਰੀਤਮਸਾਚਿਸਮਾਉ॥੬॥ਏਤੁਜਨਮਿਹਰਿਨਚੇਤਿਓਭਾਈਕਿਆ
ਮੁਹੁਦੇਸੀਜਾਇ॥ਕਿੜੀਪਵੰਦੀਮੁਹਾਇਓਨੁਭਾਈਬਿਖਿਆਨੋਲੋਭਾਇ॥੭
॥ਨਾਮੁਸਮਾਲਹਿਸੁਖਿਵਸਹਿਭਾਈਸਦਾਸੁਖੁਸਾਂਤਿਸਰੀਰਿ॥ਨਾਨਕਨਾਮੁਸਮਾ
ਲਿਤੂਭਾਈਅਪਰੰਪਰਗੁਣੀਗਹੀਰ॥੮॥੩॥
ਸੋਰਠਿਮਹਲਾ੫ ਘਰੁ੧ ਅਸਟਪਦੀਆ॥ ੧ੴਸਤਿਗੁਰਪ੍ਰਸਾਦਿ॥
ਸਭੁਜਗੁਜਿਨਹਿਉਪਾਇਆਭਾਈਕਰਣਕਾਰਣਸਮਰਥੁ॥ਜੀਉਪਿੰਡੁਜਿਨਿਸਾ
ਜਿਆਭਾਈਦੇਕਰਿਅਪਣੀਵਥੁ॥ਕਿਨਿਕਹੀਐਕਿਉਦੇਖੀਐਭਾਈਕਰਤਾ
ਏਕੁਅਕਥੁ॥ਗੁਰੁਗੋਵਿੰਦੁਸਲਾਹੀਐਭਾਈਜਿਸਤੇਜਾਪੈਤਥੁ॥੧॥ਮੇਰੇਮਨਜ
ਪੀਐਹਰਿਭਗਵੰਤਾ॥ਨਾਮਦਾਨੁਦੇਇਜਨਅਪਨੇਦੂਖਦਰਦਕਾਹੰਤਾ॥੧॥ਰਹਾਉ॥
ਜਾਕੈਘਰਿਸਭੁਕਿਛੁਹੈਭਾਈਨਉਨਿਧਿਭਰੇਭੰਡਾਰ॥ਤਿਸਕੀਕੀਮਤਿਨਾਪਵੈਭਾ

ਈਊਚਾਅਗਮਅਪਾਰ॥ਜੀਅਜੰਤਪ੍ਰਤਿਪਾਲਦਾਭਾਈਨਿਤਨਿਤਕਰਦਾਸਾਰ॥
ਸਤਿਗੁਰੁਪੂਰਾਭੇਟੀਐਭਾਈਸਬਦਿਮਿਲਾਵਣਹਾਰ॥੨॥ਸਚੇਚਰਣਸਰੇਵੀ
ਅਹਿਭਾਈਭ੍ਰਮੁਭਉਹੋਵੈਨਾਸੁ॥ਮਿਲਿਸੰਤਸਭਾਮਨੁਮਾਂਜੀਐਭਾਈਹਰਿਕੈਨਾਮਿਨਿ
ਵਾਸੁ॥ਮਿਟਿਆਅਧੇਰਾਅਗਿਆਨਤਾਭਾਈਕਮਲਹੋਵੈਪਰਗਾਸੁ॥ਗੁਰਬਚਨੀਸੁਖੁ
ਊਪਜੈਭਾਈਸਭਿਫਲਸਤਿਗੁਰਪਾਸਿ॥੩॥ਮੇਰਾਤੇਰਾਛੋਡੀਐਭਾਈਹੋਈਐ
ਭਕੀਧੂਰਿ॥ਘਟਿਘਟਿਬ੍ਰਹਮੁਪਸਾਰਿਆਭਾਈਪੇਖੈਸੁਣੈਹਜੂਰਿ॥ਜਿਤੁਦਿ
ਵਿਸਰੈਪਾਰਬ੍ਰਹਮੁਭਾਈਤਿਤੁਦਿਨਿਮਰੀਐਝੂਰਿ॥ਕਰਨਕਰਾਵਨਸਮਰਥੋਭਾ
ਸਰਬਕਲਾਭਰਪੂਰਿ॥੪॥ਪ੍ਰੇਮਪਦਾਰਥੁਨਾਮੁਹੈਭਾਈਮਾਇਆਮੋਹਬਿਨਾਸੁ॥
ਤਿਸੁਭਾਵੈਤਾਮੇਲਿਲਏਭਾਈਹਿਰਦੈਨਾਮਨਿਵਾਸੁ॥ਗੁਰਮੁਖਿਕਮਲੁਪ੍ਰਗਾਸੀ
ਐਭਾਈਰਿਦੈਹੋਵੈਪਰਗਾਸੁ॥ਪ੍ਰਗਟੁਭਇਆਪਰਤਾਪੁਪ੍ਰਭਭਾਈਮਉਲਿਆ
ਧਰਤਿਅਕਾਸੁ॥੫॥ਗੁਰਿਪੂਰੈਸੰਤੋਖਿਆਭਾਈਅਹਿਨਿਸਿਲਾਗਾਭਾਉ॥ਰ
ਨਾਰਮੁਰਵੈਸਦਾਭਾਈਸਾਚਾਸਾਦੁਸੁਆਉ॥ਕਰਨੀਸੁਣਿਸੁਣਿਜੀਵਿਆਭਾਈ
ਨਿਹਚਲੁਪਾਇਆਥਾਉ॥ਜਿਸੁਪਰਤੀਤਿਨਆਵਈਭਾਈਸੋਜੀਅੜਾਜਲਿ
ਜਾਉ॥੬॥ਬਹੁਗੁਣਮੇਰੇਸਾਹਿਬੈਭਾਈਹਉਤਿਸਕੈਬਲਿਜਾਉ॥ਓਹੁਨਿਰਗੁਣਿ
ਆਰੇਪਾਲਦਾਭਾਈਦੇਇਨਿਥਾਵੇਥਾਉ॥ਰਿਜਕੁਸੰਬਾਹੇਸਾਸਿਸਾਸਿਭਾਈਗੂੜ
ਜਾਕਾਨਾਉ॥ਜਿਸੁਗੁਰੁਸਾਚਾਭੇਟੀਐਭਾਈਪੂਰਾਤਿਸੁਕਰਮਾਉ॥੭॥ਤਿਸੁਬਿ
ਘੜੀਨਜੀਵੀਐਭਾਈਸਰਬਕਲਾਭਰਪੂਰਿ॥ਸਾਸਿਗਿਰਾਸਿਜਿਨਵਿਸਰੈਭਾਈ
ਖਉਸਦਾਹਜੂਰਿ॥ਸਾਧੂਸੰਗਿਮਿਲਾਇਆਭਾਈਸਰਬਰਹਿਆਭਰਪੂਰਿ॥
ਜਿਨਾਪ੍ਰੀਤਿਨਲਗੀਆਭਾਈਸੇਨਿਤਨਿਤਮਰਦੇਝੂਰਿ॥੮॥ਅੰਚਲਿਲਾਇ
ਤਰਾਇਆਭਾਈਭਉਜਲੁਦੁਖੁਸੰਸਾਰੁ॥ਕਰਿਕਿਰਪਾਨਦਰਿਨਿਹਾਲਿਆਭਾ
ਕੀਤੋਨਅੰਗਅਪਾਰੁ॥ਮਨੁਤਨੁਸੀਤਲੁਹੋਇਆਭਾਈਭੋਜਨੁਨਾਮੁਅਧਾਰੁ॥
ਨਕਤਿਸਸਰਣਾਗਤੀਭਾਈਜਿਕਿਲਬਿਖਕਾਟਣਹਾਰੁ॥੯॥ ਸੋਰਠਿ
ਮਹਲਾ੫ ॥ਮਾਤਗਰਭਦੁਖਸਾਗਰੋਪਿਆਰੇਤਹਅਪਣਾਨਾਮੁਜਪਾਇਆ

ਬਾਹਰਿਕਾਢਿਬਿਖੁਪਸਰੀਆਪਿਆਰੇਮਾਇਆਮੋਹੁਵਧਾਇਆ॥ਜਿਸਨੋਕੀਤੋਕਰਮੁ
ਆਪਿਪਿਆਰੇਤਿਸੁਪੂਰਾਗੁਰੂਮਿਲਾਇਆ॥ਸੋਆਰਾਧੇਸਾਸਿਸਾਸਿਪਿਆਰੇਰਾਮਨਾਮਲਿ ੩੨੬
ਵਲਾਇਆ॥੧॥ਮਨਿਤਨਿਤੇਰੀਟੇਕਹੈਪਿਆਰੇਮਨਿਤਨਿਤੇਰੀਟੇਕ॥ਤੁਧੁਬਿਨੁਅਵਰੁ
ਨਕਰਨਹਾਰੁਪਿਆਰੇਅੰਤਰਜਾਮੀਏਕ॥ਰਹਾਉ॥ਕੋਟਿਜਨਮਭ੍ਰਮਿਆਇਆਪਿਆ
ਰੇਅਨਿਕਜੋਨਿਦੁਖੁਪਾਇ॥ਸਾਚਾਸਾਹਿਬੁਵਿਸਰਿਆਪਿਆਰੇਬਹੁਤੀਮਿਲੈਸਜਾ
ਇ॥ਜਿਨਭੇਟੈਪੂਰਾਸਤਿਗੁਰੂਪਿਆਰੇਸੇਲਾਗੇਸਾਚੈਨਾਇ॥ਤਿਨਾਪਿਛੈਛੁਟੀਐਪਿ
ਆਰੇਜੋਸਾਚੀਸਰਣਾਇ॥੨॥ਮਿਠਾਕਰਿਕੈਖਾਇਆਪਿਆਰੇਤਿਨਿਤਨਿਕੀਤਾਰੋਗੁ
ਕਉੜਾਹੋਇਪਤਿਸਟਿਆਪਿਆਰੇਤਿਸਤੇਉਪਜਿਆਸੋਗੁ॥ਭੋਗਭੁੰਚਾਇਭੁਲ
ਾਇਅਨੁਪਿਆਰੇਉਤਰੈਨਹੀਵਿਜੋਗੁ॥ਜੋਗੁਰਮੇਲਿਉਧਾਰਿਆਪਿਆਰੇਤਿਨਧੁਰੇਪ
ਇਆਸੰਜੋਗੁ॥੩॥ਮਾਇਆਲਾਲਚਿਅਟਿਆਪਿਆਰੇਚਿਤਿਨਆਵਹਿਮੂ
ਲਿ॥ਜਿਨਤੂਵਿਸਰਹਿਪਾਰਬ੍ਰਹਮਸੁਆਮੀਸੇਤਨਹੋਏਧੂੜਿ॥ਬਿਲਲਾਟਕਰਹਿ
ਬਹੁਤੇਰਿਆਪਿਆਰੇਉਤਰੈਨਾਹੀਸੂਲੁ॥ਜੋਗੁਰਮੇਲਿਸਵਾਰਿਆਪਿਆਰੇਤਿਨ
ਕਾਰਹਿਆਮੂਲੁ॥੪॥ਸਾਕਤਸੰਗੁਨਕੀਜਈਪਿਆਰੇਜੇਕਾਪਾਰਿਵਸਾਇ॥ਜਿਸੁ
ਮਿਲਿਐਹਰਿਵਿਸਰੈਪਿਆਰੇਸੋਮੁਹਿਕਾਲੈਉਠਿਜਾਇ॥ਮਨਮੁਖਿਢੋਈਨਹੀਮ
ਲੈਪਿਆਰੇਦਰਗਹਮਿਲੈਸਜਾਇ॥ਜੋਗੁਰਮੇਲਿਸਵਾਰਿਆਪਿਆਰੇਤਿਨਾਪੂਰੀ
ਪਾਇ॥੫॥ਸੰਜਮਸਹਸਸਿਆਣਪਾਪਿਆਰੇਇਕਨਚਲੀਨਾਲਿ॥ਜੋਬੇਮੁਖ
ਗੋਬਿੰਦਤੇਪਿਆਰੇਤਿਨਕੁਲਿਲਾਗੈਗਾਲਿ॥ਹੋਦੀਵਸਤੁਨਜਾਤੀਆਪਿਆਰੇ
ਕੂੜੁਨਚਲੀਨਾਲਿ॥ਸਤਿਗੁਰੁਜਿਨਾਮਿਲਾਇਓਨੁਪਿਆਰੇਸਾਚਾਨਾਮੁਸਮਾਲਿ
॥੬॥ਸਤੁਸੰਤੋਖੁਗਿਆਨਧਿਆਨੁਪਿਆਰੇਜਿਸਨੋਨਦਰਿਕਰੇਇ॥ਅਨਦਿਨੁਕੀ
ਰਤਨੁਗੁਣਰਵੈਪਿਆਰੇਅੰਮ੍ਰਿਤਿਪੂਰਭਰੇ॥ਦੁਖਸਾਗਰੁਤਿਨਲੰਘਿਆਪਿਆਰੇ
ਭਵਜਲੁਪਾਰਿਪਰੇ॥ਜਿਸੁਭਾਵੈਤਿਸੁਮੇਲਿਲੈਹਿਪਿਆਰੇਸੇਈਸਦਾਖਰੇ॥੭॥
ਸੰਮ੍ਰਥਪੁਰਖੁਦਇਆਲਦੇਉਪਿਆਰੇਭਗਤਾਤਿਸਕਾਤਾਣੁ॥ਤਿਸੁਸਰਣਾਈ
ਢਹਿਪਏਪਿਆਰੇਜਿਅੰਤਰਜਾਮੀਜਾਣੁ॥ਹਲਤੁਪਲਤੁਸਵਾਰਿਆਪਿਆਰੇਮਸ

ਤਿਸੁਸਚੁਨੀਸਾਣੁ॥ਸੋਪ੍ਰਭੁਕਦੇਨਵੀਸਰੈਪਿਆਰੇਨਨਕਸਦਕੁਰਬਾਣੁ॥੮॥
੨॥

ਸੋਰਠਿਮਹਲਾ ੫ ਘਰੁ੨ ਅਸਟਪਦੀਆ॥ ੧ਓ ਸਤਿਗੁਰਪ੍ਰਸਾਦਿ॥
ਪਾਠੁਪੜਿਓਅਰੁਬੇਦੁਬੀਚਾਰਿਓਨਿਵਲਿਭੁਅੰਗਮਸਾਧੇ॥ਪੰਚਜਨਾਸਿਉਸੰਗੁਨ
ਛੁਟਕਿਓਅਧਿਕਅਹੰਬੁਧਿਬਾਧੇ॥੧॥ਪਿਆਰੇਇਨਬਿਧਿਮਿਲਣੁਨਜਾਈਮੈ
ਕੀਏਕਰਮਅਨੇਕਾ॥ਹਾਰਿਪਰਿਓਸੁਆਮੀਕੈਦੁਆਰੈਦੀਜੈਬੁਧਿਬਿਬੇਕਾ॥ਰਹਾਉ॥
ਮੋਨਿਭਇਓਕਰਪਾਤੀਰਹਿਓਨਗਨਫਿਰਿਓਬਨਮਾਹੀ॥ਤਟਤੀਰਥਸਭਧਰਤੀ
ਭ੍ਰਮਿਓਦੁਬਿਧਾਛੁਟਕੈਨਾਹੀ॥੨॥ਮਨਕਾਮਨਾਤੀਰਥਜਾਇਬਸਿਓਸਿਰਿਕਰਵ
ਤਧਰਾਏ॥ਮਨਕੀਮੈਲੁਨਉਤਰੈਇਹਬਿਧਿਜੇਲਖਜਤਨਕਰਾਏ॥੩॥ਕਨਿਕਕਾ
ਮਿਨੀਹੈਵਰਗੈਵਰਬਹੁਬਿਧਿਦਾਨੁਦਾਤਾਰਾ॥ਅੰਨਬਸਤ੍ਰਭੂਮਿਬਹੁਅਰਪੇਨਹਮਿ
ਲੀਐਹਰਿਦੁਆਰਾ॥੪॥ਪੂਜਾਅਰਚਾਬੰਦਨਡੰਡਉਤਖਟੁਕਰਮਾਰਤੁਰਹਤਾ॥
ਹਉਹਉਕਰਤਬੰਧਨਮਹਿਪਰਿਆਨਹਮਿਲੀਐਇਹਜੁਗਤਾ॥੫॥ਜੋਗਸਿ
ਧਆਸਣਚਉਰਾਸੀਹਏਭੀਕਰਿਕਰਿਰਹਿਆ॥ਵਡੀਆਰਜਾਫਿਰਿਫਿਰਿਜ
ਨਮੈਹਰਿਸਿਉਸੰਗੁਨਗਹਿਆ॥੬॥ਰਾਜਲੀਲਾਰਾਜਨਕੀਰਚਨਾਕਰਿਆ
ਹੁਕਮੁਅਫਾਰਾ॥ਸੇਜਸੋਹਨੀਚੰਦਨੁਚੋਆਨਰਕਘੋਰਕਾਦੁਆਰਾ॥੭॥ਹਰਿਕੀ
ਰਤਿਸਾਧਸੰਗਤਿਹੈਸਿਰਿਕਰਮਨਕੈਕਰਮਾ॥ਕਹੁਨਾਨਕਤਿਸੁਭਇਓਪਰਾਪਤਿ
ਜਿਸੁਪੁਰਬਲਿਖੇਕਾਲਹਨਾ॥੮॥ਤੇਰੋਸੇਵਕੁਇਹਰੰਗਿਮਾਤਾ॥ਭਇਓਕ੍ਰਿ
ਪਾਲੁਦੀਨਦੁਖਭੰਜਨੁਹਰਿਹਰਿਕੀਰਤਨਿਇਹੁਮਨੁਰਾਤਾ॥ਰਹਾਉਦੂਜਾ॥
੧॥੩॥

ਸੋਰਠਿਵਾਰਮਹਲੇ ੪ ਕੀ ੧ਓ ਸਤਿਗੁਰਪ੍ਰਸਾਦਿ॥
ਸਲੋਕੁਮਃ ੧ ॥ਸੋਰਠਿਸਦਾਸੁਹਾਵਣੀਜੇਸਚਾਮਨਿਹੋਇ॥ਦੰਦੀਮੈਲੁਨ
ਕਤੁਮਨਿਜੀਭੈਸਚਾਸੋਇ॥ਸਸੁਰੈਪੇਈਐਭੈਵਸੀਸਤਿਗੁਰੁਸੇਵਿਨਿਸੰਗ॥ਪ
ਰਹਰਿਕਪੜੁਜੇਪਿਰਮਿਲੈਖੁਸੀਰਾਵੈਪਿਰੁਸੰਗਿ॥ਸਦਾਸੀਗਾਰੀਨਾਉਮਨਿਕ
ਦੇਨਮੈਲੁਪਤੰਗੁ॥ਦੇਵਰਜੇਠਮੁਏਦੁਖਿਸਸੂਕਾਡਰੁਕਿਸੁ॥ਜੇਪਿਰਭਾਵੈਨਾ
ਨਕਾਕਰਮਮਣੀਸਭੁਸਚੁ॥੧॥ਮਃ ੪ ॥ਸੋਰਠਿਤਾਮਿਸੁਹਾਵਣੀਜਾਹਰਿ
ਨਾਮੁਢੰਢੋਲੇ॥ਗੁਰਪੁਰਖੁਮਨਾਵੈਆਪਣਾਗੁਰਮਤੀਹਰਿਹਰਿਬੋਲੇ॥ਹਰਿਪ੍ਰੇ
ਮਿਕਸਾਈਦਿਨਸੁਰਾਤਿਹਰਿਰਤੀਹਰਿਰੰਗਿਚੋਲੇ॥ਹਰਿਜੈਸਾਪੁਰਖੁਨਲਭਈਸਭੁਦੇਖਿ
ਆਜਗਤੁਮੈਟੋਲੇ॥ਗੁਰਿਸਤਿਗੁਰਿਨਾਮੁਦ੍ਰਿੜਾਇਆਮਨੁਅਨਤਨਕਾਹੂਡੋਲੇ॥ਜਨੁਨਾ
ਨਕੁਹਰਿਕਾਦਾਸੁਹੈਗੁਰਸਤਿਗੁਰਕੇਗੋਲਗੋਲੇ॥੨॥ਪਉੜੀ॥ ਤੂਆਪੇਸਿਸਟਿ
ਕਰਤਾਸਿਰਜਣਹਾਰਿਆ॥ਤੁਧੁਆਪੇਖੇਲੁਰਚਾਇਤੁਧੁਆਪਿਸਵਾਰਿਆ॥ਦਾਤਾਕਰਤ
ਆਪਿਆਪਿਭੋਗਣਹਾਰਿਆ॥ਸਭੁਤੇਰਾਸਬਦੁਵਰਤੈਉਪਾਵਣਹਾਰਿਆ॥ਹਉਗੁਰਮੁ
ਖਿਸਦਾਸਲਾਹੀਗੁਰਕਉਵਾਰਿਆ॥੧॥ਸਲੋਕੁਮਃ ੩ ॥ਹਉਮੈਜਲਤੇਜਲਿ
ਮੁਏਭ੍ਰਮਿਆਏਦੂਜੈਭਾਇ॥ਪੂਰੈਸਤਿਗੁਰਿਰਾਖਿਲੀਏਆਪਣੈਪੰਨੈਪਾਇ॥ਇਹੁਜ
ਗੁਜਲਤਾਨਦਰੀਆਇਆਗੁਰਕੈਸਬਦਿਸੁਭਾਇ॥ਸਬਦਿਰਤੇਸੇਸੀਤਲਭਏਨਾਨਕ
ਸਚੁਕਮਾਇ॥੧॥ਮਃ ੩ ॥ਸਫਲਿਓਸਤਿਗੁਰੁਸੇਵਿਆਧੰਨੁਜਨਮੁਪਰਵਾਣੁ॥ਜਿ
ਨਾਸਤਿਗੁਰੁਜੀਵਦਿਆਮੁਇਆਨਵਿਸਰੈਸੇਈਪੁਰਖਸੁਜਾਣ॥ਕੁਲੁਉਧਾਰੇਆਪਣ
ਸੋਜਨੁਹੋਵੈਪਰਵਾਣੁ॥ਗੁਰਮੁਖਿਮੁਏਜੀਵਦੇਪਰਵਾਣੁਹਹਿਮਨਮੁਖਜਨਮਿਮਰਾਹਿ॥
ਨਾਨਕਮੁਏਨਆਖੀਅਹਿਜਿਗੁਰਕੈਸਬਦਿਸਮਾਹਿ॥੨॥ਪਉੜੀ॥ ॥ਹਰਿਪੁਰਖ
ਨਿਰੰਜਨਸੇਵਿਹਰਿਨਾਮੁਧਿਆਈਐ॥ਸਤਸੰਗਤਿਸਾਧੂਲਗਿਹਰਿਨਾਮਿਸਮਾਈ
ਐ॥ਹਰਿਤੇਰੀਵਡੀਕਾਰਮੈਮੂਰਖਲਾਈਐ॥ਹਉਗੋਲਾਲਾਲਾਤੁਧੁਮੈਹੁਕਮੁਫੁਰਮਾ
ਈਐ॥ਹਉਗੁਰਮੁਖਿਕਾਰਕਮਾਵਾਜਿਗੁਰਿਸਮਝਾਈਐ॥੨॥ਸਲੋਕੁਮਃ ੩॥
ਪੂਰਬਿਲਿਖਿਆਕਮਾਵਣਾਜਿਕਰਤੈਆਪਿਲਿਖਿਆਸੁ॥ਮੋਹਠਗਉਲੀਪਾਈਅ

ਨੁਵਿਸਰਿਆਗੁਣਤਾਸੁ॥ਮਤੁਜਾਣਹੁਜਗੁਜੀਵਦਾਦੂਜੈਭਾਇਮੁਇਆਸੁ॥ਜਿਨੀ
ਗੁਰਮੁਖਿਨਾਮੁਨਚੇਤਿਓਸੇਬਹਣਿਨਮਿਲਨੀਪਾਸਿ॥ਦੁਖੁਲਾਗਾਬਹੁਅਤਿਘਣਾ
ਪੁਤੁਕਲਤੁਨਸਾਥਿਕੋਈਜਾਸਿ॥ਲੋਕਾਵਿਚਿਮੁਹੁਕਾਲਾਹੋਆਅੰਦਰਿਉਭੇਸਾਸ॥ਮ
ਨਮੁਖਾਨੋਕੋਨਵਿਸਹੀਚੁਕਿਗਇਆਵੇਸਾਸੁ॥ਨਾਨਕਗੁਰਮੁਖਾਨੋਸੁਖੁਅਗਲਾਜਿਨਾ
ਅੰਤਰਿਨਾਮਨਿਵਾਸੁ॥੧॥ਮਃ੩॥ਸੇਸੈਣਸੇਸਜਣਾਜਿਗੁਰਮੁਖਿਮਿਲਹਿਸੁਭਾਇ॥
ਸਤਿਗੁਰਕਾਭਾਣਾਅਨਦਿਨੁਕਰਹਿਸੇਸਚਿਰਹੇਸਮਾਇ॥ਦੂਜੈਭਾਇਲਗੇਸਜਣ
ਨਾਆਖੀਅਹਿਜਿਅਭਿਮਾਨੁਕਰਹਿਵੇਕਾਰ॥ਮਨਮੁਖਆਪਸੁਆਰਥੀਕਾਰਜੁਨ
ਕਹਿਸਵਾਰਿ॥ਨਾਨਕਪੂਰਬਿਲਿਖਿਆਕਮਾਵਣਾਕੋਇਨਮੇਟਣਹਾਰੁ॥੨॥ਪਉ
ੜੀ॥ਤੁਧੁਆਪੇਜਗਤੁਉਪਾਇਕੈਆਪਿਖੇਲੁਰਚਾਇਆ॥ਤ੍ਰੈਗੁਣਆਪਿ
ਸਿਰਜਿਆਮਾਇਆਮੋਹੁਵਧਾਇਆ॥ਵਿਚਿਹਉਮੈਲੇਖਾਮੰਗੀਐਫਿਰਿਆਵੈ
ਇਆ॥ਜਿਨਾਹਰਿਆਪਿਕ੍ਰਿਪਾਕਰੇਸੇਗੁਰਿਸਮਝਾਇਆ॥ਬਲਿਹਾਰੀਗੁਰਆਪ
ਣੇਸਦਾਸਦਾਘੁਮਾਇਆ॥੩॥ਸਲੋਕੁਮਃ੩॥ਮਾਇਆਮਮਤਾਮੋਹਣੀਜਿ
ਵਿਣੁਦੰਤਾਜਗੁਖਾਇਆ॥ਮਨਮੁਖਖਾਧੇਗੁਰਮੁਖਿਉਬਰੇਜਿਨੀਸਚਿਨਾਮਿਚਿਤੁਲਾ
ਇਆ॥ਬਿਨੁਨਾਵੈਜਗੁਕਮਲਾਫਿਰੈਗੁਰਮੁਖਿਨਦਰੀਆਇਆ॥ਧੰਧਾਕਰਤਿਆ
ਹਫਲੁਜਨਮੁਗਵਾਇਆਸੁਖਦਾਤਾਮਨਿਨਵਸਾਇਆ॥ਨਾਨਕਨਾਮੁਤਿਨਕਉਮਿ
ਲਿਆਜਿਨਕਉਧੁਰਿਲਿਖਿਪਾਇਆ॥੧॥ਮਃ੩॥ਘਰਹੀਮਹਿਅੰਮ੍ਰਿਤੁਭਰਪੂ
ਰੁਹੈਮਨਮੁਖਾਸਾਦੁਨਪਾਇਆ॥ਜਿਉਕਸਤੂਰੀਮਿਰਗੁਨਜਾਣੈਭ੍ਰਮਦਾਭਰਮਿਭੁਲਾ
ਆ॥ਅੰਮ੍ਰਿਤੁਤਜਿਬਿਖੁਸੰਗ੍ਰਹੈਕਰਤੈਆਪਿਖੁਆਇਆ॥ਗੁਰਮੁਖਿਵਿਰਲੇਸੋਝੀ
ਈਤਿਨ੍ਹਾਅੰਦਰਿਬ੍ਰਹਮੁਦਿਖਾਇਆ॥ਤਨੁਮਨੁਸੀਤਲੁਹੋਇਆਰਸਨਾਹਰਿਸਾਦੁਆ
ਇਆ॥ਸਬਦੇਹੀਨਾਉਊਪਜੈਸਬਦੇਮੇਲਿਮਿਲਾਇਆ॥ਬਿਨੁਸਬਦੈਸਭੁਜਗੁਬ
ਉਰਨਾਬਿਰਥਾਜਨਮੁਗਵਾਇਆ॥ਅੰਮ੍ਰਿਤੁਏਕੋਸਬਦੁਹੈਨਾਨਕਗੁਰਮੁਖਿਪਾਇਆ॥
੨॥ਪਉੜੀ॥ਸੋਹਰਿਪੁਰਖੁਅਗੰਮੁਹੈਕਹੁਕਿਤੁਬਿਧਿਪਾਈਐ॥ਤਿਸੁਰੂਪੁ
ਖਅਦ੍ਰਿਸਟੁਕਹੁਜਨਕਿਉਧਿਆਈਐ॥ਨਿਰੰਕਾਰੁਨਿਰੰਜਨੁਹਰਿਅਗਮੁਕਿਆ

ਗੁਣਗਾਈਐ॥ਜਿਸੁਆਪਿਬੁਝਾਏਆਪਿਸੁਹਰਿਮਾਰਗਿਪਾਈਐ॥ਗੁਰਿਪੂਰੈਵੇਖਾ
ਲਿਆਗੁਰਸੇਵਾਪਾਈਐ॥੪॥ਸਲੋਕੁਮਃ੩॥ਜਿਉਤਨੁਕੋਲੂਪੀੜੀਐਰਤੁਨਭੋਰੀ
ਹੋਇ॥ਜੀਉਵੰਞੈਚਉਖੰਨੀਐਸਚੇਸੰਦੜੈਨੇਹਿ॥ਨਾਨਕਮੇਲੁਨਚੁਕਈਰਾਤੀਅਤੈਡੇਹ
॥੧॥ਮਃ੩॥ਸਜਣੁਮੈਡਾਰੰਗੁਲਾਰੰਗੁਲਾਏਮਨੁਲੇਇ॥ਜਿਉਮਾਜੀਠੈਕਪੜੇਰੰਗੇਭੀ
ਪਹੇਹਿ॥ਨਾਨਕਰੰਗੁਨਉਤਰੈਬਿਆਨਲਗੈਕੇਹ॥੨॥ਪਉੜੀ॥ਹਰਿਆਪਿਵ
ਰਤੈਆਪਿਹਰਿਆਪਿਬੁਲਾਇਦਾ॥ਹਰਿਆਪੇਸ੍ਰਿਸਟਿਸਵਾਰਿਸਿਰਿਧੰਧੈਲਾਇਦਾ॥
ਇਕਨਾਭਗਤੀਲਾਇਇਇਕਿਆਪਿਖੁਆਇਦਾ॥ਇਕਨਾਮਾਰਗਿਪਾਇਇਇਕਿਉਝੜਿ
ਪਾਇਦਾ॥ਜਨੁਨਾਨਕੁਨਾਮੁਧਿਆਏਗੁਰਮੁਖਿਗੁਣਗਾਇਦਾ॥੫॥ਸਲੋਕੁਮਃ੩॥
ਸਤਿਗੁਰਕੀਸੇਵਾਸਫਲੁਹੈਜੇਕੋਕਰੇਚਿਤੁਲਾਇ॥ਮਨਿਚਿੰਦਿਆਫਲੁਪਾਵਣਾਹਉਮੈ
ਵਿਚਹੁਜਾਇ॥ਬੰਧਨਤੋੜੈਮੁਕਤਿਹੋਇਸਚੇਰਹੈਸਮਾਇ॥ਇਸੁਜਗਮਹਿਨਾਮੁਅਲ
ਭੁਹੈਗੁਰਮੁਖਿਵਸੈਮਨਿਆਇ॥ਨਾਨਕਜੋਗੁਰੁਸੇਵਹਿਆਪਣਾਹਉਤਿਨਬਲਿਹਾਰੈਜਾ
ਉ॥੧॥ਮਃ੩॥ਮਨਮੁਖਮੰਨੁਅਜਿਤੁਹੈਦੂਜੈਲਗੈਜਾਇ॥ਤਿਸਨੋਸੁਖੁਸੁਪਨੈਨਹੀ
ਦੁਖੇਦੁਖਿਵਿਹਾਇ॥ਘਰਿਘਰਿਪੜਿਪੜਿਪੰਡਿਤਥਕੇਸਿਧਸਮਾਧਿਲਗਾਇ॥ਇ
ਹੁਮਨੁਵਸਿਨਆਵਈਥਕੇਕਰਮਕਮਾਇ॥ਭੇਖਧਾਰੀਭੇਖਕਰਿਥਕੇਅਠਸਠਿਤੀਰਥ
ਨਾਇ॥ਮਨਕੀਸਾਰਨਜਾਣਨੀਹਉਮੈਭਰਮਿਭੁਲਾਇ॥ਗੁਰਪਰਸਾਦੀਭਉਪਇਆਵ
ਡਭਾਗਿਵਸਿਆਮਨਿਆਇ॥ਭੈਪਇਐਮਨੁਵਸਿਹੋਆਹਉਮੈਸਬਦਿਜਲਾਇ॥
ਸਚਿਰਤੇਸੇਨਿਰਮਲੇਜੋਤੀਜੋਤਿਮਿਲਾਇ॥ਸਤਿਗੁਰਿਮਿਲਿਐਨਾਉਪਾਇਆਨਾਨ
ਕਸੁਖਿਸਮਾਇ॥੨॥ਪਉੜੀ॥ਏਹਭੂਪਤਿਰਾਣੇਰੰਗਦਿਨਚਾਰਿਸੁਹਾਵਣਾ॥
ਏਹੁਮਾਇਆਰੰਗੁਕਸੁੰਭਖਿਨਮਹਿਲਹਿਜਾਵਣਾ॥ਚਲਦਿਆਨਾਲਿਨਚਲੈਸਿ
ਰਿਪਾਪਲੈਜਾਵਣਾ॥ਜਾਂਪਕੜਿਚਲਾਇਆਕਾਲਿਤਾਂਖਰਾਡਰਾਵਣਾ॥ਓਹਵੇਲਾ
ਹਥਿਨਆਵੈਫਿਰਿਪਛੁਤਾਵਣਾ॥੬॥ਸਲੋਕੁਮਃ੩॥ਸਤਿਗੁਰਤੇਜੋਮੁਹਫੇ
ਰੇਸੇਬਧੇਦੁਖਸਹਾਹਿ॥ਫਿਰਿਫਿਰਿਮਿਲਣੁਨਪਾਇਨੀਜੰਮਹਿਤੈਮਰਿਜਾਹਿ॥ਸਹਸ
ਰੋਗੁਨਛੋਡਈਦੁਖਹੀਮਹਿਦੁਖਪਾਹਿ॥ਨਾਨਕਨਦਰੀਬਖਸਿਲੇਹਿਸਬਦੇਮੇਲ

ਮਿਲਾਇਹਿ॥੧॥ਮਃ੩ ॥ਜੋਸਤਿਗੁਰਤੇਮੁਹਫਿਰੇਤਿਨਾਠਉਰਨਠਾਉ॥ਜਿਉਛੁਟੜਿ
ਘਰਿਘਰਿਫਿਰੈਦੁਹਚਾਰਣਿਬਦਨਾਉ॥ਨਾਨਕਗੁਰਮੁਖਿਬਖਸੀਅਹਿਸੇਸਤਿਗੁਰ
ਮੇਲਿਮਿਲਾਉ॥੨॥ਪਉੜੀ॥ ਜੋਸੇਵਹਿਸਤਿਮੁਰਾਰਿਸੇਭਵਜਲਤਰਿਗ
ਇਆ॥ਜੋਬੋਲਹਿਹਰਿਹਰਿਨਾਉਤਿਨਜਮੁਛਡਿਗਇਆ॥ਸੇਦਰਗਹਪੈਧੇਜਾਹਿ
ਜਿਨਾਹਰਿਜਪਿਲਇਆ॥ਹਰਿਸੇਵਹਿਸੇਈਪੁਰਖਜਿਨਾਹਰਿਤੁਧੁਮਇਆ॥ਗੁ
ਣਗਾਵਾਪਿਆਰੇਨਿਤਗੁਰਮੁਖਿਭ੍ਰਮਭਉਗਇਆ॥੭॥ਸਲੋਕੁਮਃ੩ ॥
ਥਾਲੈਵਿਚਿਤੈਵਸਤੂਪਈਓਹਰਿਭੋਜਨੁਅੰਮ੍ਰਿਤੁਸਾਰੁ॥ਜਿਤੁਖਾਧੈਮਨੁਤ੍ਰਿਪਤੀ
ਐਪਾਈਐਮੋਖਦੁਆਰੁ॥ਇਹੁਭੋਜਨੁਅਲਭੁਹੈਸੰਤਹੁਲਭੈਗੁਰਵੀਚਾਰਿ॥ਏ
ਹਮੁਦਾਵਣੀਕਿਉਵਿਚਹੁਕਢੀਐਸਦਾਰਖੀਐਉਰਿਧਾਰਿ॥ਏਹਮੁਦਾਵਣੀਸਤਿ
ਗੁਰੂਪਾਈਗੁਰਸਿਖਾਲਧੀਭਾਲਿ॥ਨਾਨਕਜਿਸੁਬੁਝਾਏਸੁਬੁਝਸੀਹਰਿਪਾਇਆ
ਗੁਰਮੁਖਿਘਾਲਿ॥੧॥ਮਃ੩ ॥ਜੋਧੁਰਿਮੇਲੇਸੇਮਿਲਿਰਹੇਸਤਿਗੁਰਸਿਉਚਿਤੁ
ਲਾਇ॥ਆਪਿਵਿਛੋੜੇਨੁਵਿਛੁੜੇਦੂਜੈਭਾਇਖੁਆਇ॥ਨਾਨਕਵਿਣੁਕਰਮਾ
ਕਿਆਪਾਈਐਪੂਰਬਿਲਿਖਿਆਕਮਾਇ॥੨॥ਪਉੜੀ॥ ਬਹਿਸਖੀ
ਆਜਸੁਗਾਵਹਿਗਾਵਣਹਾਰੀਆ॥ਹਰਿਨਾਮੁਸਲਾਹਿਹੁਨਿਤਹਰਿਕਉਬਲਿ
ਹਾਰੀਆ॥ਜਿਨੀਸੁਣਿਮੰਨਿਆਹਰਿਨਾਉਤਿਨਾਹਉਵਾਰੀਆ॥ਗੁਰਮੁਖੀਆਹ
ਰਿਮੇਲੁਮਿਲਾਵਣਹਾਰੀਆ॥ਹਉਬਲਿਜਾਵਾਦਿਨੁਰਾਤਿਗੁਰਦੇਖਣਹਾਰੀਆ
॥੮॥ਸਲੋਕੁਮਃ੩ ॥ਵਿਣੁਨਾਵੈਸਭਿਭਰਮਦੇਨਿਤਜਗਤੋਟਾਸੈਸਾਰਿ॥ਮਨਮੁ
ਖਿਕਰਮਕਮਾਵਣੇਹਉਮੈਅੰਧੁਗੁਬਾਰੁ॥ਗੁਰਮੁਖਿਅੰਮ੍ਰਿਤੁਪੀਵਣਾਨਾਨਕਸਬਦੁ
ਵੀਚਾਰਿ॥ਮਃ੩ ॥ਸਹਜੇਜਾਗੈਸਹਜੇਸੋਵੈ॥ਗੁਰਮੁਖਿਅਨਦਿਨੁਉਸਤਤਿਹੋਵੈ॥ਮਨਮੁ
ਖਭਰਮੈਸਹਸਾਹੋਵੈ॥ਅੰਤਰਿਚਿੰਤਾਨੀਦਨਸੋਵੈ॥ਗਿਆਨੀਜਾਗਹਿਸਵਹਿਸੁਭਾਇ
ਨਾਨਕਨਾਮਿਰਤਿਆਬਲਿਜਾਉ॥੨॥ਪਉੜੀ॥ ਸੇਹਰਿਨਾਮੁਧਿਆਵਹਿਜੋਹਰਿਰ
ਤਿਆ॥ਹਰਿਇਕੁਧਿਆਵਹਿਇਕੁਇਕੋਹਰਿਸਤਿਆ॥ਹਰਿਇਕੋਵਰਤੈਇਕੁਇਕੋ
ਉਤਪਤਿਆ॥ਜੋਹਰਿਨਾਮੁਧਿਆਵਹਿਤਿਨਡਰੁਸਟਿਘਤਿਆ॥ਗੁਰਮਤੀਦੇਵੈਆਪਿ

ਗੁਰਮੁਖਿਹਰਿਜਪਿਆ॥੯॥ਸਲੋਕਮਃ੩ ॥ਅੰਤਰਿਗਿਆਨੁਨਆਇਓਜਿਤੁਕਿਛੁਸੋ
ਝੀਪਾਇ॥ਵਿਣੁਡਿਠਾਕਿਆਸਾਲਾਹੀਐਅੰਧਾਅੰਧੁਕਮਾਇ॥ਨਾਨਕਸਬਦੁਪਛਾਣੀ
ਐਨਾਮੁਵਸੈਮਨਿਆਇ॥੧॥ਮਃ੩ ॥ਇਕਾਬਾਣੀਇਕੁਗੁਰੁਇਕੋਸਬਦੁਵੀਚਾਰਿ॥
ਸਚਾਸਉਦਾਹਟੁਸਚੁਰਤਨੀਭਰੇਭੰਡਾਰ॥ਗੁਰਕਿਰਪਾਤੇਪਾਈਅਨਿਜੇਦੇਵੈਦੇਵਣਹਾ
ਰੁ॥ਸਚਾਸਉਦਾਲਾਭੁਸਦਾਖਟਿਆਨਾਮੁਅਪਾਰੁ॥ਵਿਖੁਵਿਚਿਅੰਮ੍ਰਿਤੁਪ੍ਰਗਟਿਆ
ਕਰਮਿਪੀਆਵਣਹਾਰੁ॥ਨਾਨਕਸਚੁਸਲਾਹੀਐਧੰਨੁਸਵਾਰਣਹਾਰੁ॥੨॥ਪਉੜੀ॥
ਜਿਨਾਅੰਦਰਿਕੂੜੁਵਰਤੈਸਚੁਨਭਾਵਈ॥ਜੇਕੋਬੋਲੈਸਚੁਕੂੜਾਜਲਿਜਾਵਈ॥
ਕੂੜਿਆਰੀਰਜੈਕੂੜਿਜਿਉਵਿਸਟਾਕਾਗੁਖਾਵਈ॥ਜਿਸੁਹਰਿਹੋਇਕ੍ਰਿਪਾਲੁਸੋਨਾ
ਮੁਧਿਆਵਈ॥ਹਰਿਗੁਰਮੁਖਿਨਾਮੁਅਰਾਧਿਕੂੜੁਪਾਪੁਲਹਿਜਾਵਈ॥੧੦॥ਸਲੋਕੁ
ਮਃ੩ ॥ਸੇਖਾਚਉਚਕਿਆਚਉਵਾਇਆਏਹੁਮਨੁਇਕਤੁਘਰਿਆਣਿ॥ਏਹ
ੜਤੇਹੜਛਡਿਤੂਗੁਰਕਾਸਬਦੁਪਛਾਣੁ॥ਸਤਿਗੁਰਅਗੈਢਹਿਪਉਸਭੁਕਿਛੁਜਾਣੈ
ਜਾਣੁ॥ਆਸਾਮਨਸਾਜਲਾਇਤੂਹੋਇਰਹੁਮਿਹਮਾਣੁ॥ਸਤਿਗੁਰਕੈਭਾਣੈਭੀਚਲ
ਹਿਤਾਦਰਗਹਪਾਵਹਿਮਾਣੁ॥ਨਾਨਕਜਿਨਾਮੁਨਚੇਤਨੀਤਿਨਧਿਗੁਪੈਨਣੁਧਿਗੁਖਾਣੁ
॥੧॥ਮਃ੩ ॥ਹਰਿਗੁਣਤੋਟਿਨਆਵਈਕੀਮਤਿਕਹਣੁਨਜਾਇ॥ਨਾਨਕਗੁਰਮੁ
ਖਿਹਰਿਗੁਣਰਵਹਿਗੁਣਮਹਿਰਹੈਸਮਾਇ॥੨॥ਪਉੜੀ॥ ਹਰਿਚੋਲੀਦੇ
ਹਸਵਾਰੀਕਢਿਪੈਧੀਭਗਤਿਕਰਿ॥ਹਰਿਪਾਟੁਲਗਾਅਧਿਕਾਈਬਹੁਬਹੁਬਿਧਿਭਾਤਿ
ਕਰਿ॥ਕੋਈਬੂਝੈਬੂਝਣਹਾਰਾਅੰਤਰਿਬਿਬੇਕੁਕਰਿ॥ਸੋਬੂਝੈਏਹੁਬਿਬੇਕੁਜਿਸੁਬੁ
ਝਾਏਆਪਿਹਰਿ॥ਜਨੁਨਾਨਕੁਕਹੈਵਿਚਾਰਾਗੁਰਮੁਖਿਹਰਿਸਤਿਹਰਿ॥੧੧॥
ਸਲੋਕਮਃ੩ ॥ਪਰਥਾਇਸਾਖੀਮਹਾਪੁਰਖਬੋਲਦੇਸਾਝੀਸਗਲਜਹਾਨੈ॥ਗੁਰਮੁਖਿਹੋ
ਇਸੁਭਉਕਰੇਆਪਣਾਆਪੁਪਛਾਣੈ॥ਗੁਰਪਰਸਾਦੀਜੀਵਤੁਮਰੈਤਾਮਨਹੀਤੇਮਨੁ
ਮਾਨੈ॥ਜਿਨਕਉਮਨਕੀਪਰਤੀਤਿਨਾਹੀਨਾਨਕਸੇਕਿਆਕਥਹਿਗਿਆਨੈ॥੧॥ਮਃ੩॥
ਗੁਰਮੁਖਿਚਿਤੁਨਲਾਇਓਅੰਤਿਦੁਖੁਪਹੁਤਾਆਇ॥ਅੰਦਰਹੁਬਾਹਰਹੁਅੰਧਿਆਂ
ਸੁਧਿਨਕਾਈਪਾਇ॥ਪੰਡਿਤਤਿਨਕੀਬਰਕਤੀਸਭੁਜਗਤੁਖਾਇਜੋਰਤੇਹਰਿਨਾਇ॥

ਜਿਨਗੁਰਕੈਸਬਦਿਸਲਾਹਿਆਹਰਿਸਿਉਰਹੇਸਮਾਇ॥ਪੰਡਿਤਦੂਜੈਭਾਇਬਕਬਕਿਤਿਨੋਪੜ੍ਹ
ਨਾਧਰੁਪਲੈਪਾਇ॥ਪੜ੍ਹਿਥਕੇਸੰਤੋਖੁਨਆਇਓਅਨਦਿਨੁਜਲਤਵਿਹਾਇ॥ਕੂਕਪੂਕਾਰ
ਨਚੁਕਈਨਾਸੰਸਾਵਿਚਹੁਜਾਇ॥ਨਾਨਕਨਾਮਵਿਹੂਣਿਆਮੁਹਿਕਾਲੈਉਠਿਜਾਇ॥੨॥ਪ
ਉੜੀ॥ ਹਰਿਸਜਣਮੇਲਿਪਿਆਰੇਮਿਲਿਪੰਥੁਦਸਾਈ॥ਜੋਹਰਿਦਸੇਮਿਤੁਤਿਸੁਹ
ਉਬਲਿਜਾਈ॥ਗੁਣਸਾਝੀਤਿਨਸਿਉਕਰੀਹਰਿਨਾਮੁਧਿਆਈ॥ਹਰਿਸੇਵੀਪਿਆਰਾਨਿ
ਤਸੇਵਿਹਰਿਸੁਖੁਪਾਈ॥ਬਲਿਹਾਰੀਸਤਿਗੁਰਤਿਸੁਜਿਨਿਸੋਝੀਪਾਈ॥੧੨॥ਸਲੋਕੁਮਃ
੩ ॥ਪੰਡਿਤਮੈਲੁਨਚੁਕਈਜੇਵੇਦਪੜੈਜੁਗਚਾਰਿ॥ਤ੍ਰੈਗੁਣਮਾਇਆਮੂਲੁਹੈਵਿ
ਚਿਹਉਮੈਨਾਮੁਵਿਸਾਰਿ॥ਪੰਡਿਤਭੂਲੇਦੂਜੈਲਾਗੇਮਾਇਆਕੈਵਾਪਾਰਿ॥ਅੰਤਰਿਤ੍ਰਿਸ
ਨਾਭੁਖਹੈਮੂਰਖਭੁਖਿਆਮੁਏਗਵਾਰ॥ਸਤਿਗੁਰਿਸੇਵਿਐਸੁਖੁਪਾਇਆਸਚੈਸਬਦਿਵੀ
ਚਾਰਿ॥ਅੰਦਰਹੁਤ੍ਰਿਸਨਾਭੁਖਗਈਸਚੈਨਾਇਪਿਆਰਿ॥ਨਾਨਕਨਾਮਿਰਤੇਸਹਜੇਰਜੇਜਿ
ਨਾਹਰਿਰਖਿਆਉਰਿਧਾਰਿ॥੧॥ਮਃ ੩ ॥ਮਨਮੁਖਹਰਿਨਾਮੁਨਸੇਵਿਆਦੁਖੁਲਗਾਬ
ਹੁਤਾਆਇ॥ਅੰਤਰਿਅਗਿਆਨੁਅੰਧੇਰੁਹੈਸੁਧਿਨਕਾਈਪਾਇ॥ਮਨਹਠਿਸਹਜਿਨ
ਬੀਜਿਓਭੁਖਾਕਿਅਗੈਖਾਇ॥ਨਾਮੁਨਿਧਾਨੁਵਿਸਾਰਿਆਦੂਜੈਲਗਾਜਾਇ॥ਨਾਨਕਗੁਰ
ਮੁਖਿਮਿਲਹਿਵਡਿਆਈਆਜੇਆਪੇਮੇਲਿਮਿਲਾਇ॥੨॥ਪਉੜੀ॥ ਹਰਿ
ਰਸਨਾਹਰਿਜਸੁਗਾਵੈਖਰੀਸੁਹਾਵਣੀ॥ਜੋਮਨਿਤਨਿਮੁਖਿਹਰਿਬੋਲੈਸਾਹਰਿਭਾਵਣੀ
ਜੋਗੁਰਮੁਖਿਚਖੈਸਾਦੁਸਾਤ੍ਰਿਪਤਾਵਣੀ॥ਗੁਣਗਾਵੈਪਿਆਰੇਨਿਤਗੁਣਗਾਇਗੁਣੀ
ਸਮਝਾਵਣੀ॥ਜਿਸੁਹੋਵੈਆਪਿਦਇਆਲੁਸਾਸਤਿਗੁਰੂਗੁਰੂਬੁਲਾਵਣੀ॥੧੩॥
ਸਲੋਕੁਮਃ੩ ॥ਹਸਤੀਸਿਰਿਜਿਉਅੰਕਸੁਹੈਅਹਰਣਿਜਿਉਸਿਰੁਦੇਇ॥ਮਨੁ
ਤਨੁਆਗੈਰਾਖਿਕੈਊਭੀਸੇਵਕਰੇਇ॥ਇਉਗੁਰਮੁਖਿਆਪੁਨਿਵਾਰੀਐਸਭੁਰਾਜੁਸ੍ਰਿਸ
ਟਿਕਾਲੇਇ॥ਨਾਨਕਗੁਰਮੁਖਿਬੁਝੀਐਜਾਆਪੇਨਦਰਿਕਰੇਇ॥੧॥ਮਃ੩॥ਜਿਨ
ਗੁਰਮੁਖਿਨਾਮੁਧਿਆਇਆਆਏਤੇਪਰਵਾਣੁ॥ਨਾਨਕਕੁਲੁਉਧਾਰਹਿਆਪਣਾਦਰ
ਗਹਪਾਵਹਿਮਾਣੁ॥੨॥ਪਉੜੀ॥ ਗੁਰਮੁਖਿਸਖੀਆਸਿਖਗੁਰੂਮੇਲਾਈਆ॥
ਇਕਿਸੇਵਕਗੁਰਪਾਸਿਇਕਿਗੁਰਿਕਾਰੈਲਾਈਆ॥ਜਿਨਾਗੁਰੁਪਿਆਰਾਮਨਿਚਿਤਿ

ਨਾਭਾਉਗੁਰੂਦੇਵਾਈਆ॥ਗੁਰਸਿਖਾਇਕੋਪਿਆਰੁਗੁਰਮਿਤਾਪੁਤਾਭਾਈਆ॥ਗੁਰੁ ੩੩੦
ਸਤਿਗੁਰੁਬੋਲਹੁਸਭਿਗੁਰੁਆਖਿਗੁਰੂਜੀਵਾਈਆ॥੧੪॥ਸਲੋਕੁਮਃ ੩ ॥
ਨਾਨਕਨਾਮੁਨਚੇਤਨੀਅਗਿਆਨੀਅੰਧੁਲੇਅਵਰੇਕਰਮਕਮਾਹਿ॥ਜਮਦਰਿਬਧੇ
ਮਾਰੀਅਹਿਫਿਰਿਵਿਸਟਾਮਾਹਿਪਚਾਹਿ॥੧॥ਮਃ੩ ॥ਨਾਨਕਸਤਿਗੁਰੁਸੇਵਹਿ
ਆਪਣਾਸੇਜਨਸਚੇਪਰਵਾਣੁ॥ਹਰਿਕੈਨਾਇਸਮਾਇਰਹੇਚੂਕਾਆਵਣੁਜਾਣੁ॥੨
॥ਪਉੜੀ॥ ਧਨੁਸੰਪੈਮਾਇਆਸੰਚੀਐਅੰਤੇਦੁਖਦਾਈ॥ਘਰਮੰਦਰਮਹਲ
ਸਵਾਰੀਅਹਿਕਿਛੁਸਾਥਿਨਜਾਈ॥ਹਰਰੰਗੀਤੁਰੇਨਿਤਪਾਲੀਅਹਿਕਿਤੈਕਾਮਿਨ
ਆਈ॥ਜਨਲਾਵਹੁਚਿਤੁਹਰਿਨਾਮਸਿਉਅੰਤਿਹੋਇਸਖਾਈ॥ਜਨਨਾਨਕਨਾਮੁਧਿ
ਆਇਆਗੁਰਮੁਖਿਸੁਖੁਪਾਈ॥੧੫॥ਸਲੋਕੁਮਃ੩ ॥ ਬਿਨੁਕਰਮੈਨਾਉਨਪਾ
ਈਐਪੂਰੈਕਰਮਿਪਾਇਆਜਾਇ॥ਨਾਨਕਨਦਰਿਕਰੇਜੇਆਪਣੀਤਾਗੁਰਮਤਿਮੇਲਿ
ਮਿਲਾਇ॥੧॥ਮਃ੧ ॥ਇਕਦਝਹਿਇਕਦਬੀਅਹਿਇਕਨਾਕੁਤੇਖਾਹਿ॥ਇਕਿ
ਪਾਣੀਵਿਚਿਉਸਟੀਅਹਿਇਕਿਭੀਫਿਰਿਹਸਣਿਪਾਹਿ॥ਨਾਨਕਏਵਨਜਾਪਈਕਿ
ਥੈਜਾਇਸਮਾਹਿ॥੨॥ਪਉੜੀ॥ ਤਿਨਕਾਖਾਧਾਪੈਧਾਮਾਇਆਸਭੁਪਵਿਤੁਹੈ
ਜੋਨਾਮਿਹਰਿਰਾਤੇ॥ਤਿਨਕੇਘਰਮੰਦਰਮਹਲਸਰਾਈਸਭਿਪਵਿਤੁਹਹਿਜਿਨੀਗੁਰ
ਮੁਖਿਸੇਵਕਸਿਖਅਭਿਆਗਤਜਾਇਵਿਸਰਾਤੇ॥ਤਿਨਕੇਤੁਰੇਜੀਨਖੁਰਗੀਰਸਭਿਪਵਿ
ਤੁਹਹਿਜਿਨੀਗੁਰਮੁਖਿਸਿਖਸਾਧਸੰਤਚੜਿਜਾਤੇ॥ਤਿਨਕੇਕਰਮਧਰਮਕਾਰਜਸ
ਭਿਪਵਿਤੁਹਹਿਜੋਬੋਲਹਿਹਰਿਹਰਿਰਾਮਨਾਮੁਹਰਿਸਾਤੇ॥ਜਿਨਕੈਪੋਤੈਪੁੰਨੁਹੈਸੇਗੁਰ
ਮੁਖਿਸਿਖਗੁਰੂਪਹਿਜਾਤੇ॥੧੬॥ਸਲੋਕੁਮਃ੩ ॥ਨਾਨਕਨਾਵਹੁਘੁਥਿਆ
ਹਲਤੁਪਲਤੁਸਭੁਜਾਇ॥ਜਪੁਤਪੁਸੰਜਮੁਸਭੁਹਿਰਿਲਇਆਮੁਠੀਦੂਜੈਭਾਇ
॥ਜਮਦਰਿਬਧੇਮਾਰੀਅਹਿਬਹੁਤੀਮਿਲੈਸਜਾਇ॥੧॥ਮਃ੩ ॥ਸੰਤਾਨਾਲਿ
ਵੈਰੁਕਮਾਵਦੇਦੁਸਟਾਨਾਲਿਮੋਹੁਪਿਆਰੁ॥ਅਗੈਪਿਛੈਸੁਖੁਨਹੀਮਰਿਜਮਹਿਵਾਰੋ
ਵਾਰੁ॥ਤ੍ਰਿਸਨਾਕਦੇਨਬੁਝਈਦੁਬਿਧਾਹੋਇਖੁਆਰੁ॥ਮੁਹਕਾਲੇਤਿਨਾਨਿੰਦਕਾ
ਤਿਤੁਸਚੈਦਰਬਾਰਿ॥ਨਾਨਕਨਾਮਵਿਹੂਣਿਆਨਾਉਰਵਾਰਿਨਪਾਰਿ॥੨॥ਪਉੜੀ॥

ਜੋਹਰਿਨਾਮੁਧਿਆਇਦੇਸੇਹਰਿਹਰਿਨਾਮਿਰਤੇਮਨਮਾਹੀ॥ਜਿਨਾਮਨਿਚਿਤਿਇਕੁਆਰਾ
ਧਿਆਤਿਨਾਇਕਸਬਿਨੁਦੂਜਾਕੋਨਾਹੀ॥ਸੇਈਪੁਰਖਹਰਿਸੇਵਦੇਜਿਨਧੁਰਿਮਸਤਕਿਲੇ
ਖੁਲਿਖਾਹੀ॥ਹਰਿਕੇਗੁਣਨਿਤਗਾਵਦੇਹਰਿਗੁਣਗਾਇਗੁਣੀਸਮਝਾਹੀ॥ਵਡਿਆਈ
ਵਡੀਗੁਰਮੁਖਾਗੁਰਪੂਰੈਹਰਿਨਾਮਿਸਮਾਹੀ॥੧੭॥ਸਲੋਕੁਮਃ ੩ ॥ਸਤਿਗੁਰਕੀਸੇ
ਵਾਗਾਖੜੀਸਿਰੁਦੀਜੈਆਪੁਗਵਾਇ॥ਸਬਦਿਮਰਹਿਫਿਰਿਨਾਮਰਹਿਤਾਸੇਵਾਪਵੈਸ
ਭਥਾਇ॥ਪਾਰਸਪਰਸਿਐਪਾਰਸੁਹੋਵੈਸਚਿਰਹੈਲਿਵਲਾਇ॥ਜਿਸੁਪੂਰਬਿਹੋਵੈਲਿ
ਖਿਆਤਿਸੁਸਤਿਗੁਰੁਮਿਲੈਪ੍ਰਭੁਆਇ॥ਨਾਨਕਗਣਤੈਸੇਵਕੁਨਾਮਿਲੈਜਿਸੁਬਖਸੇਸੋ
ਪਵੈਥਾਇ॥੧॥ਮਃ ੩ ॥ਮਹਲੁਕੁਮਹਲੁਨਜਾਣਨੀਮੂਰਖਅਪਣੈਸੁਆਇ॥ਸਬਦੁ
ਚੀਨਹਿਤਾਮਹਲੁਲਹਹਿਜੋਤੀਜੋਤਿਸਮਾਇ॥ਸਦਾਸਚੇਕਾਭਉਮਨਿਵਸੈਤਾਸਭਾਸੋ
ਝੀਪਾਇ॥ਸਤਿਗੁਰੁਅਪਣੈਘਰਿਵਰਤਦਾਆਪੇਲਏਮਿਲਾਇ॥ਨਾਨਕਸਤਿਗੁਰਿਮਿ
ਲਿਐਸਭਪੂਰੀਪਈਜਿਸਨੋਕਿਰਪਾਕਰੇਰਜਾਇ॥੨॥ਪਉੜੀ॥ ॥ਧੰਨੁਧਨੁਭਾਗ
ਤਿਨਭਗਤਜਨਾਜੋਹਰਿਨਾਮਾਹਰਿਮੁਖਿਕਹਤਿਆ॥ਧਨੁਧਨੁਭਾਗਤਿਨਾਸੰਤਜਨਾਜੋ
ਹਰਿਜਸੁਸ੍ਰਵਣੀਸੁਣਤਿਆ॥ਧਨੁਧਨੁਭਾਗਤਿਨਾਸਾਧਜਨਾਹਰਿਕੀਰਤਨੁਗਾਇਗੁ
ਣੀਜਨਬਣਤਿਆ॥ਧਨੁਧਨੁਭਾਗਤਿਨਾਗੁਰਮੁਖਾਜੋਗੁਰਸਿਖਲੈਮਨੁਜਿਣਤਿਆ॥
ਸਭਦੂਵਡੇਭਾਗਗੁਰਸਿਖਾਕੇਜੋਗੁਰਚਰਣੀਸਿਖਪੜਤਿਆ॥੧੮॥ਸਲੋਕੁਮਃ ੩
॥ਬ੍ਰਹਮੁਬਿੰਦੈਤਿਸਦਾਬ੍ਰਹਮਤੁਰਹੈਏਕਸਬਦਿਲਿਵਲਾਇ॥ਨਵਨਿਧੀਅਠਾਰਹ
ਸਿਧੀਪਿਛੈਲਗੀਆਫਿਰਹਿਜੋਹਰਿਹਿਰਦੈਸਦਾਵਸਾਇ॥ਬਿਨੁਸਤਿਗੁਰਨਾਉਨਪਾ
ਈਐਬੁਝਹੁਕਰਿਵੀਚਾਰੁ॥ਨਾਨਕਪੂਰੈਭਾਗਿਸਤਿਗੁਰੁਮਿਲੈਸੁਖੁਪਾਏਜੁਗਿਚਾਰਿ॥
੧॥ਮਃ ੩॥ਕਿਆਗਭਰੂਕਿਆਬਿਰਧਿਹੈਮਨਮੁਖਤ੍ਰਿਸਨਾਭੁਖਨਜਾਇ॥ਗੁਰਮੁਖਿਸਬ
ਦੇਰਤਿਆਸੀਤਲੁਹੋਏਆਪੁਗਵਾਇ॥ਅੰਦਰੁਤ੍ਰਿਪਤਿਸੰਤੋਖਿਆਫਿਰਿਭੁਖਨਲ
ਗੈਆਇ॥ਨਾਨਕਜਿਗੁਰਮੁਖਿਕਰਹਿਸੋਪਰਵਾਣੁਹੈਜੋਨਾਮਿਰਹੇਲਿਵਲਾਇ॥੨
॥ਪਉੜੀ ॥ਹਉਬਲਿਹਾਰੀਤਿੰਨਕੰਉਜੋਗੁਰਮੁਖਿਸਿਖਾ॥ਜੋਹਰਿਨਾਮੁਧਿਆ
ਇਦੇਤਿਨਦਰਸਨੁਪਿਖਾ॥ਸੁਣਿਕੀਰਤਨੁਹਰਿਗੁਣਰਵਾਹਰਿਜਸੁਮਨਿਲਿਖਾ॥

ਹਰਿਨਾਮੁਸਲਾਹੀਰੰਗਸਿਉਸਭਿਕਿਲਵਿਖਕ੍ਰਿਖਾ॥ਧਨੁਧੰਨੁਸੁਹਾਵਾਸੋਸਰੀਰੁਥਾਨੁਹੈ ੩੩੧
ਜਿਥੈਮੇਰਾਗੁਰੁਧਰੇਵਿਖਾ॥੧੯॥ਸਲੋਕੁਮਃ ੩ ॥ਗੁਰਬਿਨੁਗਿਆਨੁਨਹੋਵਈ
ਨਾਸੁਖੁਵਸੈਮਨਿਆਇ॥ਨਾਨਕਨਾਮਵਿਹੂਣੇਮਨਮੁਖੀਜਾਸਨਿਜਨਮੁਗਵਾਇ॥੧॥
ਮਃ ੩ ॥ਸਿਧਸਾਧਿਕਨਾਵੈਨੋਸਭਿਖੋਜਦੇਥਕਿਰਹੇਲਿਵਲਾਇ॥ਬਿਨੁਸਤਿਗੁਰ
ਕਿਨੈਨਪਾਇਓਗੁਰਮੁਖਿਮਿਲੈਮਿਲਾਇ॥ਬਿਨੁਨਾਵੈਪੈਨਣੁਖਾਣੁਸਭੁਬਾਦਿਹੈਧਿਗੁ
ਸਿਧੀਧਿਗੁਕਰਮਾਤਿ॥ਸਾਸਿਧਿਸਾਕਰਮਾਤਿਹੈਅਚਿੰਤੁਕਰੇਜਿਸੁਦਾਤਿ॥ਨਾਨਕਗੁ
ਰਮੁਖਿਹਰਿਨਾਮੁਮਨਿਵਸੈਏਹਾਸਿਧਿਏਹਾਕਰਮਾਤਿ॥੨॥ਪਉੜੀ॥ ॥ਹਮਢਾਢੀ
ਹਰਿਪ੍ਰਭਖਸਮਕੇਨਿਤਗਾਵਹਹਰਿਗੁਣਛੰਤਾ॥ਹਰਿਕੀਰਤਨੁਕਰਹਹਰਿਜਸੁਸੁਣਹ
ਤਿਸੁਕਵਲਾਕੰਤਾ॥ਹਰਿਦਾਤਾਸਭੁਜਗਤੁਭਿਖਾਰੀਆਮੰਗਤਜਨਜੰਤਾ॥ਹਰਿਦੇ
ਵਹੁਦਾਨੁਦਇਆਲਹੋਇਵਿਚਿਪਾਥਰਕ੍ਰਿਮਜੰਤਾ॥ਜਨਨਾਨਕਨਾਮੁਧਿਆਇਆ
ਗੁਰਮੁਖਿਧਨਵੰਤਾ॥੨੦॥ਸਲੋਕੁਮਃ ੩ ॥ਪੜਣਾਗੁੜਣਾਸੰਸਾਰਕੀਕਾਰਹੈ
ਅੰਦਰਿਤ੍ਰਿਸਨਾਵਿਕਾਰੁ॥ਹਉਮੈਵਿਚਿਸਭਿਪੜਿਥਕੇਦੂਜੈਭਾਇਖੁਆਰੁ॥ਸੋਪੜਿ
ਆਸੋਪੰਡਿਤੁਬੀਨਾਗੁਰਸਬਦਿਕਰੇਵੀਚਾਰੁ॥ਅੰਦਰੁਖੋਜੈਤਤੁਲਹੈਪਾਏਮੋਖਦੁਆ
ਰੁ॥ਗੁਣਨਿਧਾਨੁਹਰਿਪਾਇਆਸਹਜਿਕਰੇਵੀਚਾਰੁ॥ਧੰਨੁਵਾਪਾਰੀਨਾਨਕਾਜਿਸੁਗੁਰਮੁ
ਖਿਨਾਮੁਅਧਾਰੁ॥੧॥ਮਃ ੩॥ਵਿਣੁਮਨੁਮਾਰੇਕੋਇਨਸਿਝਈਵੇਖਹੁਕੋਲਿਵਲਾਇ॥
ਭੇਖਧਾਰੀਤੀਰਥੀਭਵਿਥਕੇਨਾਏਹੁਮਨੁਮਾਰਿਆਜਾਇ॥ਗੁਰਮੁਖਿਏਹੁਮਨੁਜੀਵ
ਤੁਮਰੈਸਚਿਰਹੈਲਿਵਲਾਇ॥ਨਾਨਕਇਸੁਮਨਕੀਮਲੁਇਉਉਤਰੈਹਉਮੈਸਬ
ਦਿਜਲਾਇ॥੨॥ਪਉੜੀ॥ ॥ਹਰਿਹਰਿਸੰਤਮਿਲਹੁਮੇਰੇਭਾਈਹਰਿਨਾਮੁਦ੍ਰਿ
ੜਾਵਹੁਇਕਕਿਨਕਾ॥ਹਰਿਹਰਿਸੀਗਾਰੁਬਨਾਵਹੁਹਰਿਜਨਹਰਿਕਾਪੜੁਪਹਿਰਹੁ
ਖਿਮਕਾ॥ਐਸਾਸੀਗਾਰੁਮੇਰੇਪ੍ਰਭਭਾਵੈਹਰਿਲਾਗੈਪਿਆਰਾਪ੍ਰਿਮਕਾ॥ਹਰਿਹਰਿਨਾਮੁਬੋ
ਲਹੁਦਿਨੁਰਾਤੀਸਭਿਕਿਲਬਿਖਕਾਟੈਇਕਪਲਕਾ॥ਹਰਿਹਰਿਦਇਆਲੁਹੋਵੈ
ਜਿਸੁਉਪਰਿਸੋਗੁਰਮੁਖਿਹਰਿਜਪਿਜਿਣਕਾ॥੨੧॥ਸਲੋਕੁਮਃ ੩ ॥ਜਨਮਜਨ
ਮਕੀਇਸੁਮਨਕਉਮਲੁਲਾਗੀਕਾਲਾਹੋਆਸਿਆਹੁ॥ਖੰਨਲੀਧੋਤੀਉਜਲੀਨ

ਏਵਈਜੇਸਉਧੋਵਣਿਪਾਹੁ॥ਗੁਰਪਰਸਾਦੀਜੀਵਤੁਮਰੈਉਲਟੀਹੋਵੈਮਤਿਬਦਲਾ
ਹੁ॥ਨਾਨਕਮੈਲੁਨਲਗਈਨਾਫਿਰਿਜੋਨੀਪਾਹੁ॥੧॥ਮਃ੩॥ਚਹੁਜੁਗੀਕਲਿਕਾਲੀ
ਕਾਂਢੀਇਕਉਤਮਪਦਵੀਇਸੁਜੁਗਮਾਹਿ॥ਗੁਰਮੁਖਿਹਰਿਕੀਰਤਿਫਲੁਪਾਈਐ
ਜਿਨਕਉਹਰਿਲਿਖਿਪਾਹਿ॥ਨਾਨਕਗੁਰਪਰਸਾਦੀਅਨਦਿਨੁਭਗਤਿਹਰਿਉਚ
ਰਹਿਹਰਿਭਗਤੀਮਾਹਿਸਮਾਹਿ॥੨॥ਪਉੜੀ॥ ॥ਹਰਿਹਰਿਮੇਲਿਸਾਧਜਨਸੰਗ
ਤਿਮੁਖਿਬੋਲੀਹਰਿਹਰਿਭਲੀਬਾਣਿ॥ਹਰਿਗੁਣਗਾਵਾਹਰਿਨਿਤਚਵਾਗੁਰਮਤੀ
ਹਰਿਰੰਗੁਸਦਾਮਾਣਿ॥ਹਰਿਜਪਿਜਪਿਅਉਖਧਖਾਧਿਆਸਭਿਰੋਗਗਵਾਤੇਦੁਖ
ਘਾਣਿ॥ਜਿਨਾਸਾਸਿਗਿਰਾਸਿਨਾਵਿਸਰੈਸੇਹਰਿਜਨਪੂਰੇਸਹੀਜਾਣਿ॥ਜੋਗੁਰਮੁ
ਹਰਿਆਰਾਧਦੇਤਿਨਚੂਕੀਜਮਕੀਜਗਤਕਾਣਿ॥੨੨॥ਸਲੋਕੁਮਃ੩॥
ਰੇਜਨਉਥਾਰੈਦਬਿਓਹੁਸੁਤਿਆਗਈਵਿਹਾਇ॥ਸਤਿਗੁਰਕਾਸਬਦੁਸੁਣਿਨਜ
ਾਗਿਓਅੰਤਰਿਨਉਪਜਿਓਚਾਉ॥ਸਰੀਰੁਜਲਉਗੁਣਬਾਹਰਾਜੋਗੁਰਕਾਰਨਕਮਾ
ਜਗਤੁਜਲੰਦਾਡਿਠੁਮੈਹਉਮੈਦੂਜੈਭਾਇ॥ਨਾਨਕਗੁਰਸਰਣਾਈਉਬਰੇਸਚੁਮਨਿ
ਸਬਦਿਧਿਆਇ॥੧॥ਮਃ੩॥ਸਬਦਿਰਤੇਹਉਮੈਗਈਸੋਭਾਵੰਤੀਨਾਰਿ॥ਪਿਰ
ਕੈਭਾਣੈਸਦਾਚਲੈਤਾਬਨਿਆਸੀਗਾਰੁ॥ਸੇਜਸੁਹਾਵੀਸਦਾਪਿਰੁਰਾਵੈਹਰਿਵਰੁ
ਪਾਇਆਨਾਰਿ॥ਨਾਹਰਿਮਰੈਨਕਦੇਦੁਖੁਲਾਗੈਸਦਾਸੁਹਾਗਣਿਨਾਰਿ॥ਨਾਨਕ
ਪ੍ਰਭਮੇਲਿਲਈਗੁਰਕੈਹੇਤਿਪਿਆਰਿ॥੨॥ਪਉੜੀ॥ ਜਿਨਾਗੁਰੁਗੋਪਿਆ
ਆਪਣਾਤੇਨਰਬੁਰਿਆਰੀ॥ਹਰਿਜੀਉਤਿਨਕਾਦਰਸਨੁਨਕਰਹੁਪਾਪਿਸਟਹਤਿਆ
ਰੀ॥ਓਹਿਘਰਿਘਰਿਫਿਰਹਿਕੁਸੁਧਮਨਿਜਿਉਧਰਕਟਨਾਰੀ॥ਵਡਭਾਗੀਸੰਗਤਿ
ਮਿਲੇਗੁਰਮੁਖਿਸਵਾਰੀ॥ਹਰਿਮੇਲਹੁਸਤਿਗੁਰਦਇਆਕਰਿਗੁਰਕਉਬਲਿਹਾਰੀ॥
੨੩॥ਸਲੋਕੁਮਃ੩॥ ॥ਗੁਰਸੇਵਾਤੇਸੁਖੁਊਪਜੈਫਿਰਿਦੁਖੁਨਲਗੈਆਇ॥
ਮਣਮਰਣਾਮਿਟਿਗਇਆਕਾਲੈਕਾਕਿਛੁਨਬਸਾਇ॥ਹਰਿਸੇਤੀਮਨੁਰਵਿਰਹਿਆ
ਸਚੇਰਹਿਆਸਮਾਇ॥ਨਾਨਕਹਉਬਲਿਹਾਰੀਤਿੰਨਕਉਜੋਚਲਨਿਸਤਿਗੁਰਭਾਇ
੧॥ਮਃ੩॥ਬਿਨੁਸਬਦੈਸੁਧੁਨਹੋਵਈਜੇਅਨੇਕਕਰੈਸੀਗਾਰੁ॥ਪਿਰਕੀਸਾਰਨਜਾ

ਦੂਜੈਭਾਇਪਿਆਰੁ॥ਸਾਕੁਸੁਧਸਾਕੁਲਖਣੀਨਾਨਕਨਾਰੀਵਿਚਿਕੁਨਾਰਿ॥੨॥
ਪਉੜੀ॥ ॥ਹਰਿਹਰਿਆਪਣੀਦਇਆਕਰਿਹਰਿਬੋਲੀਬੈਣੀ॥ਹਰਿਨਾਮੁਧਿ
ਆਈਹਰਿਉਚਰਾਹਰਿਲਾਹਾਲੈਣੀ॥ਜੋਜਪਦੇਹਰਿਹਰਿਦਿਨਸੁਰਾਤਿਤਿਨਹਉਕੁ
ਰਬੈਣੀ॥ਜਿਨਾਸਤਿਗੁਰੁਮੇਰਾਪਿਆਰਾਅਰਾਧਿਆਤਿਨਜਨਦੇਖਾਨੈਣੀ॥ਹਉ
ਵਾਰਿਆਆਪਣੇਗੁਰੂਕਉਜਿਨਿਮੇਰਾਹਰਿਸਜਣੁਮੇਲਿਆਸੈਣੀ॥੨੪॥ਸਲੋ
ਕੁਮਃ੪॥ ॥ਹਰਿਦਾਸਨਸਿਉਪ੍ਰੀਤਿਹੈਹਰਿਦਾਸਨਕੋਮਿਤੁ॥ਹਰਿਦਾਸਨਕੈਵਸਿਹੈ
ਜਿਉਜੰਤੀਕੈਵਸਿਜੰਤੁ॥ਹਰਿਕੇਦਾਸਹਰਿਧਿਆਇਦੇਕਰਿਪ੍ਰੀਤਮਸਿਉਨੇਹੁ॥ਕਿਰਪਾ
ਕਰਿਕੈਸੁਨਹੁਪ੍ਰਭਸਭਜਗਮਹਿਵਰਸੈਮੇਹੁ॥ਜੋਹਰਿਦਾਸਨਕੀਉਸਤਤਿਹੈਸਾਹਰਿਕੀਵਡਿ
ਆਈ॥ਹਰਿਆਪਣੀਵਡਿਆਈਭਾਵਦੀਜਨਕਾਜੈਕਾਰੁਕਰਾਈ॥ਸੋਹਰਿਜਨੁਨਾਮੁਧਿਆ
ਇਦਾਹਰਿਹਰਿਜਨੁਇਕਸਮਾਨਿ॥ਜਨੁਨਾਨਕੁਹਰਿਕਾਦਾਸੁਹੈਹਰਿਪੈਜਰਖਹੁਭਗਵਾਨ॥
੧॥ਮਃ੪॥ਨਾਨਕਪ੍ਰੀਤਿਲਾਈਤਿਨਿਸਾਚੈਤਿਸੁਬਿਨੁਰਹਣੁਨਜਾਈ॥ਸਤਿਗੁਰੁਮਿਲੈਤ
ਪੂਰਾਪਾਈਐਹਰਿਰਸਿਰਸਨਰਸਾਈ॥੨॥ਪਉੜੀ॥ ॥ਰੈਣਿਦਿਨਸੁਪਰਭਾਤਿਤੂਹੈਹੀ
ਗਾਵਣਾ॥ਜੀਅਜੰਤਸਰਬਤਨਾਉਤੇਰਾਧਿਆਵਣਾ॥ਤੂਦਾਤਾਦਾਤਾਰੁਤੇਰਾਦਿਤਾਖਾਵ
ਣਾ॥ਭਗਤਜਨਾਕੈਸੰਗਿਪਾਪਗਵਾਵਣਾ॥ਜਨਨਾਨਕਸਦਬਲਿਹਾਰੈਬਲਿਬਲਿਜ
ਵਣਾ॥੨੫॥ਸਲੋਕੁਮਃ੪॥ ॥ਅੰਤਰਿਅਗਿਆਨੁਭਈਮਤਿਮਧਿਮਸਤਿਗੁਰਕੀ
ਪਰਤੀਤਿਨਾਹੀ॥ਅੰਤਰਿਕਪਟੁਸਭੁਕਪਟੋਕਰਿਜਾਣੈਕਪਟੇਖਪਹਿਖਪਾਹੀ॥ਸਤਿਗੁ
ਰਕਾਭਾਣਾਚਿਤਿਨਆਵੈਆਪਣੈਸੁਆਇਫਿਰਾਹੀ॥ਕਿਰਪਾਕਰੇਜੇਆਪਣੀਤਾਨਾਨ
ਕਸਬਦਿਸਮਾਹੀ॥੧॥ਮਃ੪॥ਮਨਮੁਖਮਾਇਆਮੋਹਵਿਆਪੇਦੂਜੈਭਾਇਮਨੂਆਥਿ
ਰਨਾਹੀ॥ਅਨਦਿਨੁਜਲਤਰਹਹਿਦਿਨੁਰਾਤੀਹਉਮੈਖਪਹਿਖਪਾਹੀ॥ਅੰਤਰਿਲੋਭੁਮਹਾ
ਗੁਬਾਰਾਤਿਨਕੈਨਿਕਟਿਨਕੋਈਜਾਹੀ॥ਓਇਆਪਿਦੁਖੀਸੁਖੁਕਬਹੂਨਪਾਵਹਿਜਨਮ
ਮਰਹਿਮਰਿਜਾਹੀ॥ਨਾਨਕਬਖਸਿਲਏਪ੍ਰਭੁਸਾਚਾਜਿਗੁਰਚਰਨੀਚਿਤੁਲਾਹੀ॥੨॥
ਪਉੜੀ॥ਸੰਤਭਗਤਪਰਵਾਣੁਜੋਪ੍ਰਭਿਭਾਇਆ॥ਸੇਈਬਿਚਖਣਜੰਤਜਿਨੀਹ
ਰਿਧਿਆਇਆ॥ਅੰਮ੍ਰਿਤੁਨਾਮੁਨਿਧਾਨੁਭੋਜਨੁਖਾਇਆ॥ਸੰਤਜਨਾਕੀਧੂਰਿਮਸਤ

ਕਿਲਾਇਆ ਨਾਨਕ ਭਏ ਪੁਨੀਤ ਹਰਿ ਤੀਰਥਿ ਨਾਇਆ ॥੨॥ ਸਲੋਕੁ ਮਃ ੪ ॥
ਗੁਰਮੁਖਿ ਅੰਤਰਿ ਸਾਂਤਿ ਹੈ ਮਨਿ ਤਨਿ ਨਾਮਿ ਸਮਾਇ ॥ ਨਾਮੋ ਚਿਤਵੈ ਨਾਮੁ ਪੜੈ ਨਾਮਿ ਰਹੈ ਲਿਵ
ਲਾਇ ॥ ਨਾਮੁ ਪਦਾਰਥੁ ਪਾਇਆ ਚਿੰਤਾ ਗਈ ਬਿਲਾਇ ॥ ਸਤਿਗੁਰਿ ਮਿਲਿਐ ਨਾਮੁ ਉ
ਪਜੈ ਤਿਸਨਾ ਭੁਖ ਸਭ ਜਾਇ ॥ ਨਾਨਕ ਨਾਮੇ ਰਤਿਆ ਨਾਮੋ ਪਲੈ ਪਾਇ ॥੧॥ ਮਃ ੪ ॥ ਸਤਿ
ਗੁਰ ਪੁਰਖਿ ਜਿ ਮਾਰਿਆ ਭ੍ਰਮਿ ਭ੍ਰਮਿਆ ਘਰੁ ਛੋਡਿ ਗਇਆ ॥ ਓਸੁ ਪਿਛੈ ਵਜੈ ਫਕੜੀ ਮੁ
ਹੁ ਕਾਲਾ ਆਗੈ ਭਇਆ ॥ ਓਸੁ ਅਰਲੁ ਬਰਲੁ ਮੁਹਹੁ ਨਿਕਲੈ ਨਿਤ ਝਗੂ ਸੁਟਦਾ ਮੁਆ ॥
ਕਿਆ ਹੋਵੈ ਕਿਸੈ ਹੀ ਦੈ ਕੀਤੈ ਜਾਂ ਧੁਰਿ ਕਿਰਤੁ ਓਸ ਦਾ ਏਹੋ ਜੇਹਾ ਪਇਆ ॥ ਜਿਥੈ ਓ
ਹੁ ਜਾਇ ਤਿਥੈ ਓਹੁ ਝੂਠਾ ਕੂੜੁ ਬੋਲੇ ਕਿਸੈ ਨ ਭਾਵੈ ॥ ਵੇਖਹੁ ਭਾਈ ਵਡਿਆਈ ਹਰਿ ਸੰਤਹੁ ਸੁ
ਆਮੀ ਅਪੁਨੇ ਕੀ ਜੈਸਾ ਕੋਈ ਕਰੈ ਤੈਸਾ ਕੋਈ ਪਾਵੈ ॥ ਏਹੁ ਬ੍ਰਹਮ ਬੀਚਾਰੁ ਹੋਵੈ ਦਰਿ ਸਾਚੈ
ਅਗੋ ਦੇ ਜਨੁ ਨਾਨਕੁ ਆਖਿ ਸੁਣਾਵੈ ॥੨॥ ਪਉੜੀ ॥ ਗੁਰਿ ਸਚੈ ਬਧਾ ਥੇਹੁ ਰਖਵਾਲੇ ਗੁਰਿ
ਦਿਤੇ ॥ ਪੂਰਨ ਹੋਈ ਆਸ ਗੁਰ ਚਰਣੀ ਮਨ ਰਤੇ ॥ ਗੁਰਿ ਕ੍ਰਿਪਾਲਿ ਬੇਅੰਤਿ ਅਵ
ਗੁਣ ਸਭਿ ਹਤੇ ॥ ਗੁਰਿ ਅਪਣੀ ਕਿਰਪਾ ਧਾਰਿ ਅਪਣੇ ਕਰਿ ਲਿਤੇ ॥ ਨਾਨਕ ਸਦ ਬ
ਲਿਹਾਰ ਜਿਸੁ ਗੁਰ ਕੇ ਗੁਣ ਇਤੇ ॥੨੭॥ ਸਲੋਕ ਮਃ ੧ ॥ ਤਾ ਕੀ ਰਜਾਇ ਲੇਖਿ
ਆ ਪਾਇ ਅਬ ਕਿਆ ਕੀਜੈ ਪਾਂਡੇ ॥ ਹੁਕਮੁ ਹੋਆ ਹਾਸਲੁ ਤਦੇ ਹੋਇ ਨਿਬੜਿਆ
ਹੰਢਹਿ ਜੀਅ ਕਮਾਂਦੇ ॥੧॥ ਮਃ ੨ ॥ ਨਕਿ ਨਥ ਖਸਮ ਹਥ ਕਿਰਤੁ ਧਕੇ ਦੇ ॥ ਜਹਾ ਦਾਣੇ ਤ
ਹਾਂ ਖਾਣੇ ਨਾਨਕਾ ਸਚੁ ਹੇ ॥੨॥ ਪਉੜੀ ॥ ਸਭੇ ਗਲਾ ਆਪਿ ਥਾਟਿ ਬਹਾਲੀਓ
ਨੁ ॥ ਆਪੇ ਰਚਨੁ ਰਚਾਇ ਆਪੇ ਹੀ ਘਾਲਿਓਨੁ ॥ ਆਪੇ ਜੰਤ ਉਪਾਇ ਆਪਿ ਪ੍ਰਤਿਪਾਲਿ
ਓਨੁ ॥ ਦਾਸ ਰਖੇ ਕੰਠਿ ਲਾਇ ਨਦਰਿ ਨਿਹਾਲਿਓਨੁ ॥ ਨਾਨਕ ਭਗਤਾ ਸਦਾ ਅਨੰਦੁ ਭਾਉ
ਦੂਜਾ ਜਾਲਿਓਨੁ ॥੨੮॥ ਸਲੋਕੁ ਮਃ ੩ ॥ ਏ ਮਨ ਹਰਿ ਜੀ ਧਿਆਇ ਤੂ ਇਕ ਮਨਿ
ਇਕ ਚਿਤਿ ਭਾਇ ॥ ਹਰਿ ਕੀਆ ਸਦਾ ਸਦਾ ਵਡਿਆਈਆ ਦੇਇ ਨ ਪਛੋਤਾਇ ॥ ਹਉ
ਹਰਿ ਕੈ ਸਦ ਬਲਿਹਾਰਣੈ ਜਿਤੁ ਸੇਵਿਐ ਸੁਖੁ ਪਾਇ ॥ ਨਾਨਕ ਗੁਰਮੁਖਿ ਮਿਲਿ ਰਹੈ ਹਉ
ਮੈ ਸਬਦਿ ਜਲਾਇ ॥੧॥ ਮਃ ੩ ॥ ਆਪੇ ਸੇਵਾ ਲਾਇਅਨੁ ਆਪੇ ਬਖਸ ਕਰੇਇ ॥ ਸਭ
ਨਾ ਕਾ ਮਾਪਿ ਪਿਉ ਆਪਿ ਹੈ ਆਪੇ ਸਾਰ ਕਰੇਇ ॥ ਨਾਨਕ ਨਾਮੁ ਧਿਆਇਨਿ ਤਿਨ ਨਿਜ ਘਰਿ ਵ

ਸੁ ਹੈ ਜੁਗੁ ਜੁਗੁ ਸੋਭਾ ਹੋਇ ॥੨॥ ਪਉੜੀ ॥ ਤੂ ਕਰਣ ਕਾਰਣ ਸਮਰਥੁ ਹਹਿ ਕਰਤੇ ਮੈ ਤੁ
ਝ ਬਿਨੁ ਅਵਰੁ ਨ ਕੋਈ ॥ ਤੁਧੁ ਆਪੇ ਸਿਸਟਿ ਸਿਰਜੀਆ ਆਪੇ ਫੁਨਿ ਗੋਈ ॥ ਸਭੁ ਇਕੋ
ਸਬਦੁ ਵਰਤਦਾ ਜੋ ਕਰੇ ਸੁ ਹੋਈ ॥ ਵਡਿਆਈ ਗੁਰਮੁਖਿ ਦੇਇ ਪ੍ਰਭੁ ਹਰਿ ਪਾਵੈ ਸੋਈ ॥ ਗੁਰ
ਮੁਖਿ ਨਾਨਕ ਆਰਾਧਿਆ ਸਭਿ ਆਖਹੁ ਧੰਨੁ ਧੰਨੁ ਧੰਨੁ ਗੁਰੁ ਸੋਈ ॥੨੯॥੧॥ ਸੁਧੁ

ਸੋਰਠਿ ਬਾਣੀ ਭਗਤ ਕਬੀਰ ਜੀ ਕੀ ਘਰੁ ੧

ੴ ਸਤਿਗੁਰ ਪ੍ਰਸਾਦਿ ॥

ਬੁਤ ਪੂਜਿ ਪੂਜਿ ਹਿੰਦੂ ਮੂਏ ਤੁਰਕ ਮੂਏ ਸਿਰੁ ਨਾਈ ॥ ਓਇ ਲੇ ਜਾਰੇ ਓਇ ਲੇ ਗਾਡੇ ਤੇਰੀ ਗ
ਤਿ ਦੁਹੂ ਨ ਪਾਈ ॥੧॥ ਮਨ ਰੇ ਸੰਸਾਰੁ ਅੰਧ ਗਹੇਰਾ ॥ ਚਹੁ ਦਿਸ ਪਸਰਿਓ ਹੈ ਜਮ ਜੇਵਰਾ ॥
੧॥ ਰਹਾਉ ॥ ਕਬਿਤ ਪੜੇ ਪੜਿ ਕਬਿਤਾ ਮੂਏ ਕਪੜ ਕੇਦਾਰੈ ਜਾਈ ॥ ਜਟਾ ਧਾਰਿ ਧਾਰਿ
ਜੋਗੀ ਮੂਏ ਤੇਰੀ ਗਤਿ ਇਨਹਿ ਨ ਪਾਈ ॥੨॥ ਦਰਬੁ ਸੰਚਿ ਸੰਚਿ ਰਾਜੇ ਮੂਏ ਗਡਿ ਲੇ ਕੰਚ
ਨ ਭਾਰੀ ॥ ਬੇਦ ਪੜੇ ਪੜਿ ਪੰਡਿਤ ਮੂਏ ਰੂਪੁ ਦੇਖਿ ਦੇਖਿ ਨਾਰੀ ॥੩॥ ਰਾਮ ਨਾਮ ਬਿਨੁ ਸਭੈ ਬਿ
ਗੂਤੇ ਦੇਖਹੁ ਨਿਰਖਿ ਸਰੀਰਾ ॥ ਹਰਿ ਕੇ ਨਾਮ ਬਿਨੁ ਕਿਨਿ ਗਤਿ ਪਾਈ ਕਹਿ ਉਪਦੇਸੁ ਕਬੀਰ
॥੪॥੧॥ ਜਬ ਜਰੀਐ ਤਬ ਹੋਇ ਭਸਮ ਤਨੁ ਰਹੈ ਕਿਰਮ ਦਲ ਖਾਈ ॥ ਕਾਚੀ ਗਾ
ਗਰਿ ਨੀਰੁ ਪਰਤੁ ਹੈ ਇਆ ਤਨ ਕੀ ਇਹੈ ਬਡਾਈ ॥੧॥ ਕਾਹੇ ਭਈਆ ਫਿਰਤੌ ਫੂਲਿਆ
ਫੂਲਿਆ ॥ ਜਬ ਦਸ ਮਾਸ ਉਰਧ ਮੁਖ ਰਹਤਾ ਸੋ ਦਿਨੁ ਕੈਸੇ ਭੂਲਿਆ ॥੧॥ ਰਹਾਉ ॥ ਜਿ
ਉ ਮਧੁ ਮਾਖੀ ਤਿਉ ਸਠੋਰਿ ਰਸੁ ਜੋਰਿ ਜੋਰਿ ਧਨੁ ਕੀਆ ॥ ਮਰਤੀ ਬਾਰ ਲੇਹੁ ਲੇਹੁ ਕਰੀਐ
ਭੂਤੁ ਰਹਨ ਕਿਉ ਦੀਆ ॥੨॥ ਦੇਹੁਰੀ ਲਉ ਬਰੀ ਨਾਰਿ ਸੰਗਿ ਭਈ ਆਗੈ ਸਜਨ ਸੁਹੇਲਾ ॥
ਮਰਘਟ ਲਉ ਸਭੁ ਲੋਗੁ ਕੁਟੰਬੁ ਭਇਓ ਆਗੈ ਹੰਸੁ ਅਕੇਲਾ ॥੩॥ ਕਹਤੁ ਕਬੀਰ ਸੁਨ
ਹੁ ਰੇ ਪ੍ਰਾਨੀ ਪਰੇ ਕਾਲ ਗ੍ਰਸ ਕੂਆ ॥ ਝੂਠੀ ਮਾਇਆ ਆਪੁ ਬੰਧਾਇਆ ਜਿਉ ਨਲਨੀ
ਭ੍ਰਮਿ ਸੂਆ ॥੪॥੨॥ ਬੇਦ ਪੁਰਾਨ ਸਭੈ ਮਤ ਸੁਨਿ ਕੈ ਕਰੀ ਕਰਮ ਕੀ ਆਸਾ ॥ ਕਾ
ਲ ਗ੍ਰਸਤ ਸਭ ਲੋਗ ਸਿਆਨੇ ਉਠਿ ਪੰਡਿਤ ਪੈ ਚਲੇ ਨਿਰਾਸਾ ॥੧॥ ਮਨ ਰੇ ਸਰਿਓ ਨ ਏਕੈ
ਕਾਜਾ ॥ ਭਜਿਓ ਨ ਰਘੁਪਤਿ ਰਾਜਾ ॥੧॥ ਰਹਾਉ ॥ ਬਨ ਖੰਡ ਜਾਇ ਜੋਗੁ ਤਪੁ ਕੀਨੋ ਕੰਦ ਮੂ

ਲੁਚੁਨਿਖਾਇਆ॥ਨਾਦੀਬੇਦੀਸਬਦੀਮੋਨੀਜਮਕੇਪਟੈਲਿਖਾਇਆ॥੨॥ਭਗ
ਤਿਨਾਰਦੀਰਿਦੈਨਆਈਕਾਛਿਕੂਛਿਤਨੁਦੀਨਾ॥ਰਾਗਰਾਗਨੀਡਿੰਭਹੋਇਬੈਠਾਉਨਿ
ਹਰਿਪਹਿਕਿਆਲੀਨਾ॥੩॥ਪਰਿਓਕਾਲੁਸਭੈਜਗਊਪਰਮਾਹਿਲਿਖੇਭ੍ਰਮਗਿਆ
ਨੀ॥ਕਹੁਕਬੀਰਜਨਭਏਖਾਲਸੇਪ੍ਰੇਮਭਗਤਿਜਿਹਜਾਨੀ॥੪॥੩॥ ਘਰੁ੨
ਦੁਇਦੁਇਲੋਚਨਪੇਖਾ॥ਹਉਹਰਿਬਿਨੁਅਉਰੁਨਦੇਖਾ॥ਨੈਨਰਹੇਰੰਗੁਲਾਈ॥ਅ
ਬਬੇਗਲਕਹਨੁਨਜਾਈ॥੧॥ਹਮਰਾਭਰਮੁਗਇਆਭਉਭਾਗਾ॥ਜਬਰਾਮਨਾਮਚਿ
ਤੁਲਾਗਾ॥੧॥ਰਹਾਉ॥ਬਾਜੀਗਰਡੰਕਬਜਾਈ॥ਸਭਖਲਕਤਮਾਸੇਆਈ॥ਬਾਜੀ
ਗਰਸ੍ਵਾਂਗੁਸਕੇਲਾ॥ਅਪਨੇਰੰਗਰਵੈਅਕੇਲਾ॥੨॥ਕਥਨੀਕਹਿਭਰਮੁਨਜਾਈ॥
ਸਭਕਥਿਕਥਿਰਹੀਲੁਕਾਈ॥ਜਾਕਉਗੁਰਮੁਖਿਆਪਿਬੁਝਾਈ॥ਤਾਕੈਹਿਰਦੈਰ
ਹਿਆਸਮਾਈ॥੩॥ਗੁਰਕਿੰਚਤਕਿਰਪਾਕੀਨੀ॥ਸਭੁਤਨੁਮਨੁਦੇਹਹਰਿਲੀਨੀ॥ਕਹਿਕ
ਬੀਰਰੰਗਿਰਾਤਾ॥ਮਿਲਿਓਜਗਜੀਵਨਦਾਤਾ॥੪॥੪॥ ਜਾਕੇਨਿਗਮਦੂ
ਧਕੇਠਾਟਾ॥ਸਮੁੰਦੁਬਿਲੋਵਨਕਉਮਾਟਾ॥ਤਾਕੀਹੋਹੁਬਿਲੋਵਨਹਾਰੀ॥ਕਿਉਮੇਟੈ
ਗੋਛਾਛਿਤੁਹਾਰੀ॥੧॥ਚੇਰੀਤੂਰਾਮੁਨਕਰਸਿਭਤਾਰਾ॥ਜਗਜੀਵਨਪ੍ਰਾਨਅਧਾਰਾ॥ਰ
ਹਾਉ॥ਤੇਰੇਗਲਹਿਤਉਕੁਪਗਬੇਰੀ॥ਤੂਘਰਘਰਰਮਈਐਫੇਰੀ॥ਤੂਅਜਹੁਨਚੇ
ਤਸਿਚੇਰੀ॥ਤੂਜਮਿਬਪੁਰੀਹੈਹੇਰੀ॥੨॥ਪ੍ਰਭਕਰਨਕਰਾਵਨਹਾਰੀ॥ਕਿਆਚੇਰੀਹਾਥ
ਬਿਚਾਰੀ॥ਸੋਈਸੋਈਜਾਗੀ॥ਜਿਤੁਲਾਈਤਿਤੁਲਾਗੀ॥੩॥ਚੇਰੀਤੈਸੁਮਤਿਕਹਾਂ
ਤੇਪਾਈ॥ਜਾਤੇਭ੍ਰਮਕੀਲੀਕਮਿਟਾਈ॥ਸੁਰਸੁਕਬੀਰੈਜਾਨਿਆ॥ਮੇਰੋਗੁਰਪ੍ਰਸਾਦਿ
ਮਨੁਮਾਨਿਆ॥੪॥੫॥ ਜਿਹਬਾਝੁਨਜੀਆਜਾਈ॥ਜਉਮਿਲੈਤਘਾ
ਲਅਘਾਈ॥ਸਦਜੀਵਨੁਭਲੋਕਹਾਂਹੀ॥ਮੂਏਬਿਨੁਜੀਵਨੁਨਾਹੀ॥੧॥ਅਬਕਿਆ
ਕਥੀਐਗਿਆਨੁਬੀਚਾਰਾ॥ਨਿਜਨਿਰਖਤਗਤਬਿਉਹਾਰਾ॥੧॥ਰਹਾਉ॥ਘਸਿ
ਕੁੰਕਮਚੰਦਨੁਗਾਰਿਆ॥ਬਿਨੁਨੈਨਹੁਜਗਤੁਨਿਹਾਰਿਆ॥ਪੂਤਿਪਿਤਾਇਕੁਜਾਇਆ॥
ਬਿਨੁਠਾਹਰਨਗਰੁਬਸਾਇਆ॥੨॥ਜਾਚਕਜਨਦਾਤਾਪਾਇਆ॥ਸੋਦੀਆਨਜਾ
ਈਖਾਇਆ॥ਛੋਡਿਆਜਾਇਨਮੂਕਾ॥ਅਉਰਨਪਹਿਜਾਨਾਚੂਕਾ॥੩॥ਜੋਜੀਵਨ

ਰਨਾਜਾਨੈ॥ਸੋਪੰਚਸੋਲਸੁਖਮਾਨੈ॥ਕਬੀਰੈਸੋਧਨੁਪਾਇਆ॥ਹਰਿਭੇਟਤਆਪੁ
ਮਿਟਾਇਆ॥੪॥੬॥ ਕਿਆਪੜੀਐਕਿਆਗੁਨੀਐ॥ਕਿਆਬੇਦਪੁਰਾਨਾਂ
ਸੁਨੀਐ॥ਪੜੇਸੁਨੇਕਿਆਹੋਈ॥ਜਉਸਹਜਨਮਿਲਿਓਸੋਈ॥੧॥ਹਰਿਕਾਨਾਮੁਨ
ਜਪਸਿਗਵਾਰਾ॥ਕਿਆਸੋਚਹਿਬਾਰੰਬਾਰਾ॥੧॥ਰਹਾਉ॥ਅੰਧਿਆਰੇਦੀਪਕੁਚਹੀ
ਐ॥ਇਕਬਸਤੁਅਗੋਚਰਲਹੀਐ॥ਬਸਤੁਅਗੋਚਰਪਾਈ॥ਘਟਿਦੀਪਕੁਰਹਿ
ਆਸਮਾਈ॥੨॥ਕਹਿਕਬੀਰਅਬਜਾਨਿਆ॥ਜਬਜਾਨਿਆਤਉਮਨੁਮਾਨਿਆ
॥ਮਨਮਾਨੇਲੋਗੁਨਪਤੀਜੈ॥ਨਪਤੀਜੈਤਉਕਿਆਕੀਜੈ॥੩॥੭॥
ਰਿਦੈਕਪਟੁਮੁਖਿਗਿਆਨੀ॥ਝੂਠੇਕਹਾਬਿਲੋਵਸਿਪਾਨੀ॥੧॥ਕਾਂਇਆਮਾਂਜਸਿ
ਕਉਨਗੁਨਾਂ॥ਜਉਘਟਭੀਤਰਿਹੈਮਲਨਾਂ॥੧॥ਰਹਾਉ॥ਲਉਕੀਅਠਸਠਿਤੀਰ
ਥਨਾਈ॥ਕਉਰਾਪਨੁਤਊਨਜਾਈ॥੨॥ਕਹਿਕਬੀਰਬੀਚਾਰੀ॥ਭਵਸਾਗਰੁਤਾਰਿ
ਮੁਰਾਰੀ॥੩॥੮॥

ਸੋਰਠਿ॥ ੴਸਤਿਗੁਰਪ੍ਰਸਾਦਿ॥

ਬਹੁਪਰਪੰਚਕਰਿਪਰਧਨੁਲਿਆਵੈ॥ਸੁਤਦਾਰਾਪਹਿਆਨਿਲੁਟਾਵੈ॥੧॥ਮਨਮੇ
ਰੇਭੂਲੇਕਪਟੁਨਕੀਜੈ॥ਅੰਤਿਨਿਬੇਰਾਤੇਰੇਜੀਅਪਹਿਲੀਜੈ॥੧॥ਰਹਾਉ॥ਛਿਨੁ
ਛਿਨੁਤਨੁਛੀਜੈਜਰਾਜਨਾਵੈ॥ਤਬਤੇਰੀਓਕਕੋਈਪਾਨੀਓਨਪਾਵੈ॥੨॥ਕਹਤੁਕ
ਬੀਰਕੋਈਨਹੀਤੇਰਾ॥ਹਿਰਦੈਰਾਮੁਕੀਨਜਪਹਿਸਵੇਰਾ॥੩॥੯॥ ਸੰਤਹੁ
ਮਨਪਵਨੈਸੁਖੁਬਨਿਆ॥ਕਿਛੁਜੋਗੁਪਰਾਪਤਿਗਨਿਆ॥ਰਹਾਉ॥ਗੁਰਿਦਿਖ
ਲਾਈਮੋਰੀ॥ਜਿਤੁਮਿਰਗਪੜਤਹੈਚੋਰੀ॥ਮੂੰਦਿਲੀਏਦਰਵਾਜੇ॥ਬਾਜੀਅਲੇ
ਅਨਹਦਬਾਜੇ॥੧॥ਕੁੰਭਕਮਲੁਜਲਿਭਰਿਆ॥ਜਲੁਮੇਟਿਆਊਭਾਕਰਿਆ॥
ਕਹੁਕਬੀਰਜਨਜਾਨਿਆ॥ਜਉਜਾਨਿਆਤਉਮਨੁਮਾਨਿਆ॥੨॥੧੦॥
ਰਾਗੁਸੋਰਠਿ॥ ਭੂਖੇਭਗਤਿਨਕੀਜੈ॥ਯਹਮਾਲਾਅਪਨੀਲੀਜੈ॥ਹਉਮਾਂਗ
ਉਸੰਤਨਰੇਨਾ॥ਮੈਨਾਹੀਕਿਸੀਕਾਦੇਨਾ॥੧॥ਮਾਧੋਕੈਸੀਬਨੈਤੁਮਸੰਗੇ॥ਆਪਿਨਦੇਹੁ
ਤਲੇਵਉਮੰਗੇ॥ਰਹਾਉ॥ਦੁਇਸੇਰਮਾਂਗਉਚੂਨਾ॥ਪਾਉਘੀਉਸੰਗਿਲੂਨਾ॥ਅ

ਧਸੇਰੁਮਾਂਗਉਦਾਲੇ॥ਮੋਕਉਦੋਨਉਵਖਤਜਿਵਾਲੇ॥੨॥ਖਾਟਮਾਂਗਉਚਉਪਾਈ॥ਸਿਰਹਾ
ਨਾਅਵਰਤੁਲਾਈ॥ਊਪਰਕਉਮਾਂਗਉਖੀਧਾ॥ਤੇਰੀਭਗਤਿਕਰੈਜਨੁਥੀਧਾ॥੩॥ਮੈਨਾਹੀਕੀ
ਤਾਲਬੋ॥ਇਕੁਨਾਉਤੇਰਾਮੈਫਬੋ॥ਕਹਿਕਬੀਰਮਨੁਮਾਨਿਆ॥ਮਨੁਮਾਨਿਆਤਉਹਰਿ
ਜਾਨਿਆ॥੪॥੧੧॥
ਰਾਗੁਸੋਰਠਿਬਾਣੀਭਗਤਨਾਮਦੇਜੀਕੀ॥ ਘਰੁ੨ ੴਸਤਿਗੁਰਪ੍ਰਸਾਦਿ॥
ਜਬਦੇਖਾਤਬਗਾਵਾ॥ਤਉਜਨਧੀਰਜੁਪਾਵਾ॥੧॥ਨਾਦਿਸਮਾਇਲੋਰੇਸਤਿਗੁਰੁਭੇਟੀਲੇ
ਵਾ॥੧॥ਰਹਾਉ॥ਜਹਝਿਲਿਮਿਲਿਕਾਰੁਦਿਸੰਤਾ॥ਤਹਅਨਹਦਸਬਦਬਜੰਤਾ॥ਜੋਤੀ
ਜੋਤਿਸਮਾਨੀ॥ਮੈਗੁਰਪਰਸਾਦੀਜਾਨੀ॥੨॥ਰਤਨਕਮਲਕੋਠਰੀ॥ਚਮਕਾਰਬੀਜੁਲ
ਹੀ॥ਨੇਰੈਨਾਹੀਦੂਰਿ॥ਨਿਜਆਤਮੈਰਹਿਆਭਰਪੂਰਿ॥੩॥ਜਹਅਨਹਤਸੂਰਉਜਾ
ਤਹਦੀਪਕਜਲੈਛੰਛਾਰਾ॥ਗੁਰਪਰਸਾਦੀਜਾਣਿਆ॥ਜਨੁਨਾਮਾਸਹਜਸਮਾਨਿਆ॥੪
॥੧॥ਸੋਰਠਿ॥ ਘਰੁ੪ ॥ਪਾੜਪੜੋਸਣਿਪੂਛਿਲੇਨਾਮਾਕਾਪਹਿਛਾਨਿਛਵਾ
ਨੀ॥ਤੋਪਹਿਦੁਗਣੀਮਜੂਰੀਦੈਹਉ॥ਮੋਕਉਬੇਢੀਦੇਹੁਬਤਾਈਹੋ॥੧॥ਰੀਬਾਈਬੇਢੀ
ਦੇਨੁਨਜਾਈ॥ਦੇਖੁਬੇਢੀਰਹਿਓਸਮਾਈ॥ਹਮਾਰੈਬੇਢੀਪ੍ਰਾਨਅਧਾਰਾ॥੧॥ਰਹਾਉ॥ਬੇਢੀ
ਪ੍ਰੀਤਿਮਜੂਰੀਮਾਂਗੈਜਉਕੋਊਛਾਨਿਛਵਾਵੈਹੋ॥ਲੋਗਕੁਟੰਬਸਭਹੂਤੇਤੋਰੈਤਉਆਪ
ਬੇਢੀਆਵੈਹੋ॥੨॥ਐਸੋਬੇਢੀਬਰਨਿਨਸਾਕਉਸਭਅੰਤਰਸਭਠਾਂਈਹੋ॥ਗੂੰਗੈਮਹ
ਅੰਮ੍ਰਿਤਰਸੁਚਾਖਿਆਪੂਛੇਕਹਨੁਨਜਾਈਹੋ॥੩॥ਬੇਢੀਕੇਗੁਣਸੁਨਿਰੀਬਾਈਜਲਧਿ
ਬਾਂਧਿਧ੍ਰੂਥਾਪਿਓਹੋ॥ਨਾਮੇਕੇਸੁਆਮੀਸੀਅਬਹੋਰੀਲੰਕਭਭੀਖਣਆਪਿਓਹੋ॥੪॥੨॥
ਸੋਰਠਿ॥ ਘਰੁ੩ ॥ਅਣਮੜਿਆਮੰਦਲੁਬਾਜੈ॥ਬਿਨੁਸਾਵਣਘਨਹਰੁ
ਜੈ॥ਬਾਦਲਬਿਨੁਬਰਖਾਹੋਈ॥ਜਉਤਤੁਬਿਚਾਰੈਕੋਈ॥੧॥ਮੋਕਉਮਿਲਿਓਰਾਮੁਸ
ਨੇਹੀ॥ਜਿਹਮਿਲਿਐਦੇਹਸੁਦੇਹੀ॥੧॥ਰਹਾਉ॥ਮਿਲਿਪਾਰਸਕੰਚਨੁਹੋਇਆ॥ਮੁਖ
ਮਨਸਾਰਤਨੁਪਰੋਇਆ॥ਨਿਜਭਾਉਭਇਆਭ੍ਰਮੁਭਾਗਾ॥ਗੁਰਪੂਰੇਮਨਪਤੀਆਗਾ॥
੨॥ਜਲਭੀਤਰਿਕੁੰਭਸਮਾਨਿਆ॥ਸਭਰਾਮੁਏਕੁਕਰਿਜਾਨਿਆ॥ਗੁਰਚੇਲੇਹੈਮਨੁਮਾ
ਨਿਆ॥ਜਨਨਾਮੈਤਤੁਪਛਾਨਿਆ॥੩॥੩॥

ਰਾਗੁਸੋਰਠਿਬਾਣੀਭਗਤਰਵਿਦਾਸਜੀਕੀ॥ ੴਸਤਿਗੁਰਪ੍ਰਸਾਦਿ॥
ਜਬਹਮਹੋਤੇਤਬਤੂਨਾਹੀਅਬਤੂਹੀਮੈਨਾਹੀ॥ਅਨਲਅਗਮਜੈਸੇਲਹਰਿਮਇਓਦਧਿ
ਜਲਕੇਵਲਜਲਮਾਂਹੀ॥੧॥ਮਾਧਵੇਕਿਆਕਹੀਐਭ੍ਰਮੁਐਸਾ॥ਜੈਸਾਮਾਨੀਐਹੋਇ
ਨਤੈਸਾ॥੧॥ਰਹਾਉ॥ਨਰਪਤਿਏਕੁਸਿੰਘਾਸਨਿਸੋਇਆਸੁਪਨੇਭਇਆਭਿਖਾਰੀ॥ਅ
ਛਤਰਾਜਬਿਛੁਰਤਦੁਖੁਪਾਇਆਸੋਗਤਿਭਈਹਮਾਰੀ॥੨॥ਰਾਜਭੁਇਅੰਗਪ੍ਰਸੰਗਜੈਸੇ
ਹਹਿਅਬਕਛੁਮਰਮੁਜਨਾਇਆ॥ਅਨਿਕਕਟਕਜੈਸੇਭੂਲਿਪਰੇਅਬਕਹਤੇਕਹਨੁ
ਨਆਇਆ॥੩॥ਸਰਬੇਏਕੁਅਨੇਕੈਸੁਆਮੀਸਭਘਟਭੋੁਗਵੈਸੋਈ॥ਕਹਿਰਵਿਦਾ
ਸਹਾਥਪੈਨੇਰੈਸਹਜੇਹੋਇਸੁਹੋਈ॥੪॥੧॥ ॥ਜਉਹਮਬਾਂਧੇਮੋਹਫਾਸਹਮਪ੍ਰੇ
ਮਬਧਨਿਤੁਮਬਾਧੇ॥ਅਪਨੇਛੂਟਨਕੋਜਤਨੁਕਰਹੁਹਮਛੂਟੇਤੁਮਆਰਾਧੇ॥੧॥ਮਾਧ
ਵੇਜਾਨਤਹਹੁਜੈਸੀਤੈਸੀ॥ਅਬਕਹਾਕਰਹੁਗੇਐਸੀ॥੧॥ਰਹਾਉ॥ਮੀਨੁਪਕਰਿਫਾ
ਕਿਓਅਰੁਕਾਟਿਓਰਾਂਧਿਕੀਓਬਹੁਬਾਨੀ॥ਖੰਡਖੰਡਕਰਿਭੋਜਨੁਕੀਨੋਤਊਨਬਿਸਰਿ
ਓਪਾਨੀ॥੨॥ਆਪਨਬਾਪੈਨਾਹੀਕਿਸੀਕੋਭਾਵਨਕੋਹਰਿਰਾਜਾ॥ਮੋਹਪਟਲਸਭੁਜ
ਗਤੁਬਿਆਪਿਓਭਗਤਨਹੀਸੰਤਾਪਾ॥੩॥ਕਹਿਰਵਿਦਾਸਭਗਤਿਇਕਬਾਢੀਅ
ਬਇਹਕਾਸਿਉਕਹੀਐ॥ਜਾਕਾਰਨਿਹਮਤੁਮਆਰਾਧੇਸੋਦੁਖੁਅਜਹੂਸਹੀਐ॥੪॥੨॥
॥ਦੁਲਭਜਨਮੁਪੁੰਨਫਲਪਾਇਓਬਿਰਥਾਜਾਤਅਬਿਬੇਕੈ॥ਰਾਜੇਇੰਦ੍ਰਸ
ਮਸਰਿਗ੍ਰਿਹਆਸਨਬਿਨੁਹਰਿਭਗਤਿਕਹਹੁਕਿਹਲੇਖੈ॥੧॥ਨਬੀਚਾਰਿਓਰਾਜਾਰਾ
ਮਕੋਰਸੁ॥ਜਿਹਰਸਅਨਰਸਬੀਸਰਿਜਾਹੀ॥੧॥ਰਹਾਉ॥ਜਾਨਿਅਜਾਨਭਏਹਮ
ਬਾਵਰਸੋਚਅਸੋਚਦਿਵਸਜਾਹੀ॥ਇੰਦ੍ਰੀਸਬਲਨਿਬਲਬਿਬੇਕਬੁਧਿਪਰਮਾਰ
ਥਪਰਵੇਸਨਹੀ॥ਕਹੀਅਤਆਨਅਚਰੀਅਤਅਨਕਛੁਸਮਝਨਪਰੈਅਪਰ
ਮਾਇਆ॥ਕਹਿਰਵਿਦਾਸਉਦਾਸਦਾਸਮਤਿਪਰਹਰਿਕੋਪੁਕਰਹੁਜੀਅਦਇਆ
॥੩॥੩॥ ॥ਸੁਖਸਾਗਰਸੁਰਤਰਚਿੰਤਾਮਨਿਕਾਮਧੇਨੁਬਸਿਜਾਕੇ॥ਚਾਰਿਪਦਾ
ਰਥਅਸਟਦਸਾ॥ਸਿਧਿਨਵਨਿਧਿਕਰਤਲਤਾਕੇ॥੧॥ਹਰਿਹਰਿਹਰਿਨਜਪਹਿਰਸ
ਨਾ॥ਅਵਰਸਭਤਿਆਗਿਬਚਨਰਚਨਾ॥੧॥ਰਹਾਉ॥ਨਾਨਾਖਿਆਨਪੁਰਾਨਬੇਦ

ਧਸੇਰੁਮਾਂਗਉਦਾਲੇ॥ਮੋਕਉਦੋਨਉਵਖਤਜਿਵਾਲੇ॥੨॥ਖਾਟਮਾਂਗਉਚਉਪਾਈ॥ਸਿਰਾ
ਨਾਅਵਰਤੁਲਾਈ॥ਊਪਰਕਉਮਾਂਗਉਖੀਧਾ॥ਤੇਰੀਭਗਤਿਕਰੈਜਨੁਥੀਧਾ॥੩॥ਮੈਨਾਹੀ
ਤਾਲਬੋ॥ਇਕੁਨਾਉਤੇਰਾਮੈਫਬੋ॥ਕਹਿਕਬੀਰਮਨੁਮਾਨਿਆ॥ਮਨੁਮਾਨਿਆਤਉਹਰਿ
ਜਾਨਿਆ॥੪॥੧੧॥

ਰਾਗੁਸੋਰਠਿਬਾਣੀਭਗਤਨਾਮਦੇਜੀਕੀ॥ ਘਰੁ੨ ੧ੴਸਤਿਗੁਰਪ੍ਰਸਾਦਿ॥

ਜਬਦੇਖਾਤਬਗਾਵਾ॥ਤਉਜਨਧੀਰਜੁਪਾਵਾ॥੧॥ਨਾਦਿਸਮਾਇਲੋਰੇਸਤਿਗੁਰੁਭੇਟਿਲੇ
ਵਾ॥੧॥ਰਹਾਉ॥ਜਹਝਿਲਿਮਿਲਿਕਾਰੁਦਿਸੰਤਾ॥ਤਹਅਨਹਦਸਬਦਬਜੰਤਾ॥ਜੋਤੀ
ਜੋਤਿਸਮਾਨੀ॥ਮੈਗੁਰਪਰਸਾਦੀਜਾਨੀ॥੨॥ਰਤਨਕਮਲਕੋਠਰੀ॥ਚਮਕਾਰਬੀਜੁਲਤ
ਹੀ॥ਨੇਰੈਨਾਹੀਦੂਰਿ॥ਨਿਜਆਤਮੈਰਹਿਆਭਰਪੂਰਿ॥੩॥ਜਹਅਨਹਤਸੂਰਉਜਾ
ਤਹਦੀਪਕਜਲੈਛੰਛਾਰਾ॥ਗੁਰਪਰਸਾਦੀਜਾਣਿਆ॥ਜਨੁਨਾਮਾਸਹਜਸਮਾਨਿਆ॥
॥੧॥ਸੋਰਠਿ॥ ਘਰੁ੪ ॥ਪਾੜਪੜੋਸਣਿਪੂਛਿਲੇਨਾਮਾਕਾਪਹਿਛਾਨਿਛਵਾ
ਹੋ॥ਤੋਪਹਿਦੁਗਣੀਮਜੂਰੀਦੈਹਉਮੋਕਉਬੇਢੀਦੇਹੁਬਤਾਈਹੋ॥੧॥ਰੀਬਾਈਬੇਢੀ
ਨੁਨਜਾਈ॥ਦੇਖੁਬੇਢੀਰਹਿਓਸਮਾਈ॥ਹਮਾਰੈਬੇਢੀਪ੍ਰਾਨਅਧਾਰਾ॥੧॥ਰਹਾਉ॥ਬੇਢੀ
ਪ੍ਰੀਤਿਮਜੂਰੀਮਾਂਗੈਜਉਕੋਊਛਾਨਿਛਵਾਵੈਹੋ॥ਲੋਗਕੁਟੰਬਸਭਹੂਤੇਤੋਰੈਤਉਆਪ
ਬੇਢੀਆਵੈਹੋ॥੨॥ਐਸੋਬੇਢੀਬਰਨਿਨਸਾਕਉਸਭਅੰਤਰਸਭਠਾਂਈਹੋ॥ਗੂੰਗੈਮਹਾ
ਅੰਮ੍ਰਿਤਰਸੁਚਾਖਿਆਪੂਛੇਕਹਨੁਨਜਾਈਹੋ॥੩॥ਬੇਢੀਕੇਗੁਣਸੁਨਿਰੀਬਾਈਜਲਧਿ
ਬਾਂਧਿਧ੍ਰੂਥਾਪਿਓਹੋ॥ਨਾਮੇਕੇਸੁਆਮੀਸੀਅਬਹੋਰੀਲੰਕਭਭੀਖਣਆਪਿਓਹੋ॥੪॥੨॥
ਸੋਰਠਿ॥ ਘਰੁ੩ ॥ਅਣਮੜਿਆਮੰਦਲੁਬਾਜੈ॥ਬਿਨੁਸਾਵਣਘਨਹਰੁ
ਜੈ॥ਬਾਦਲਬਿਨੁਬਰਖਾਹੋਈ॥ਜਉਤਤੁਬਿਚਾਰੈਕੋਈ॥੧॥ਮੋਕਉਮਿਲਿਓਰਾਮੁਸ
ਨੇਹੀ॥ਜਿਹਮਿਲਿਐਦੇਹਸੁਦੇਹੀ॥੧॥ਰਹਾਉ॥ਮਿਲਿਪਾਰਸਕੰਚਨੁਹੋਇਆ॥ਮੁਖ
ਮਨਸਾਰਤਨੁਪਰੋਇਆ॥ਨਿਜਭਾਉਭਇਆਭ੍ਰਮੁਭਾਗਾ॥ਗੁਰਪੂਰੇਮਨਪਤੀਆਗਾ॥
੨॥ਜਲਭੀਤਰਿਕੁੰਭਸਮਾਨਿਆ॥ਸਭਰਾਮੁਏਕੁਕਰਿਜਾਨਿਆ॥ਗੁਰਚੇਲੇਹੈਮਨੁਮਾ
ਨਿਆ॥ਜਨਨਾਮੈਤਤੁਪਛਾਨਿਆ॥੩॥੩॥

ਰਾਗੁਸੋਰਠਿਬਾਣੀਭਗਤਰਵਿਦਾਸਜੀਕੀ॥ ੧ੴਸਤਿਗੁਰਪ੍ਰਸਾਦਿ॥

ਜਬਹਮਹੋਤੇਤਬਤੂਨਾਹੀਅਬਤੂਹੀਮੈਨਾਹੀ॥ਅਨਲਅਗਮਜੈਸੇਲਹਰਿਮਇਓਦਧਿ
ਜਲਕੇਵਲਜਲਮਾਂਹੀ॥੧॥ਮਾਧਵੇਕਿਆਕਹੀਐਭ੍ਰਮੁਐਸਾ॥ਜੈਸਾਮਾਨੀਐਹੋਇ
ਨਤੈਸਾ॥੧॥ਰਹਾਉ॥ਨਰਪਤਿਏਕੁਸਿੰਘਾਸਨਿਸੋਇਆਸੁਪਨੇਭਇਆਭਿਖਾਰੀ॥ਅ
ਛਤਰਾਜਬਿਛੁਰਤਦੁਖੁਪਾਇਆਸੋਗਤਿਭਈਹਮਾਰੀ॥੨॥ਰਾਜਭੁਇਅੰਗਪ੍ਰਸੰਗਜੈ
ਸੇਹਹਿਅਬਕਛੁਮਰਮੁਜਨਾਇਆ॥ਅਨਿਕਕਟਕਜੈਸੇਭੂਲਿਪਰੇਅਬਕਹਤੇਕਹਨੁ
ਨਆਇਆ॥੩॥ਸਰਬੇਏਕੁਅਨੇਕੈਸੁਆਮੀਸਭਘਟਭੁਗਵੈਸੋਈ॥ਕਹਿਰਵਿਦਾ
ਸਹਾਥਪੈਨੇਰੈਸਹਜੇਹੋਇਸੁਹੋਈ॥੪॥੧॥ ॥ਜਉਹਮਬਾਂਧੇਮੋਹਫਾਸਹਮਪ੍ਰੇ
ਮਬਧਨਿਤੁਮਬਾਧੇ॥ਅਪਨੇਛੂਟਨਕੋਜਤਨੁਕਰਹੁਹਮਛੂਟੇਤੁਮਆਰਾਧੇ॥੧॥ਮਾਧ
ਵੇਜਾਨਤਹਹੁਜੈਸੀਤੈਸੀ॥ਅਬਕਹਾਕਰਹੁਗੇਐਸੀ॥੧॥ਰਹਾਉ॥ਮੀਨੁਪਕਰਿਫਾ
ਕਿਓਅਰੁਕਾਟਿਓਰਾਂਧਿਕੀਓਬਹੁਬਾਨੀ॥ਖੰਡਖੰਡਕਰਿਭੋਜਨੁਕੀਨੋਤਊਨਬਿਸਰਿ
ਓਪਾਨੀ॥੨॥ਆਪਨਬਾਪੈਨਾਹੀਕਿਸੀਕੋਭਾਵਨਕੋਹਰਿਰਾਜਾ॥ਮੋਹਪਟਲਸਭੁਜ
ਗਤੁਬਿਆਪਿਓਭਗਤਨਹੀਸੰਤਾਪਾ॥੩॥ਕਹਿਰਵਿਦਾਸਭਗਤਿਇਕਬਾਢੀਅ
ਬਇਹਕਾਸਿਉਕਹੀਐ॥ਜਾਕਾਰਨਿਹਮਤੁਮਆਰਾਧੇਸੋਦੁਖੁਅਜਹੂਸਹੀਐ॥੪॥੨॥
॥ਦੁਲਭਜਨਮੁਪੁੰਨਫਲਪਾਇਓਬਿਰਥਾਜਾਤਅਬਿਬੇਕੈ॥ਰਾਜੇਇੰਦ੍ਰਸ
ਮਸਰਿਗ੍ਰਿਹਆਸਨਬਿਨੁਹਰਿਭਗਤਿਕਹਹੁਕਿਹਲੇਖੈ॥੧॥ਨਬੀਚਾਰਿਓਰਾਜਾਰਾ
ਮਕੋਰਸੁ॥ਜਿਹਰਸਅਨਰਸਬੀਸਰਿਜਾਹੀ॥੧॥ਰਹਾਉ॥ਜਾਨਿਅਜਾਨਭਏਹਮ
ਬਾਵਰਸੋਚਅਸੋਚਦਿਵਸਜਾਹੀ॥ਇੰਦ੍ਰੀਸਬਲਨਿਬਲਬਿਬੇਕਬੁਧਿਪਰਮਾਰ
ਥਪਰਵੇਸਨਹੀ॥ਕਹੀਅਤਆਨਅਚਰੀਅਤਅਨਕਛੁਸਮਝਨਪਰੈਅਪਰ
ਮਾਇਆ॥ਕਹਿਰਵਿਦਾਸਉਦਾਸਦਾਸਮਤਿਪਰਹਰਿਕੋਪੁਕਰਹੁਜੀਅਦਇਆ
॥੩॥੩॥ ॥ਸੁਖਸਾਗਰਸੁਰਤਰਚਿੰਤਾਮਨਿਕਾਮਧੇਨੁਬਸਿਜਾਕੇ॥ਚਾਰਿਪਦਾ
ਰਥਅਸਟਦਸਾਸਿਧਿਨਵਨਿਧਿਕਰਤਲਤਾਕੇ॥੧॥ਹਰਿਹਰਿਹਰਿਨਜਪਹਿਰਸ
ਨਾ॥ਅਵਰਸਭਤਿਆਗਿਬਚਨਰਚਨਾ॥੧॥ਰਹਾਉ॥ਨਾਨਾਖਿਆਨਪੁਰਾਨਬੇਦ

ਨਬਿਧਿਚਉਤੀਸਅਖਰਮਾਂਹੀ॥ਬਿਆਸਬਿਚਾਰਿਕਹਿਓਪਰਮਾਰਥੁਰਾਮਨਾਮਸਰਿਨਾ
ਹੀ॥੨॥ਸਹਜਸਮਾਧਿਉਪਾਧਿਰਹਤਫੁਨਿਬਡੈਭਾਗਿਲਿਵਲਾਗੀ॥ਕਹਿਰਵਿਦ
ਸਪ੍ਰਗਾਸੁਰਿਦੈਧਰਿਜਨਮਮਰਨਭੈਭਾਗੀ॥੩॥੪॥ ॥ਜਉਤੁਮਗਿਰਿਵਰਤ
ਉਹਮਮੋਰਾ॥ਜਉਤੁਮਚੰਦਤਉਹਮਭਏਹੈਚਕੋਰਾ॥੧॥ਮਾਧਵੇਤੁਮਨਤੋਰਹੁਤਉ
ਹਮਨਹੀਤੋਰਹਿ॥ਤੁਮਸਿਉਤੋਰਿਕਵਨਸਿਉਜੋਰਹਿ॥੧॥ਰਹਾਉ॥ਜਉਤੁਮਦੀ
ਵਰਾਤਉਹਮਬਾਤੀ॥ਜਉਤੁਮਤੀਰਥਤਉਹਮਜਾਤੀ॥੨॥ਸਾਚੀਪ੍ਰੀਤਿਹਮਤੁਮ
ਸਿਉਜੋਰੀ॥ਤੁਮਸਿਉਜੋਰਿਅਵਰਸੰਗਿਤੋਰੀ॥੩॥ਜਹਜਹਜਾਉਤਹਾਤੇਰੀਸੇਵਾ॥
ਤੁਮਸੋਠਾਕੁਰੁਅਉਰੁਨਦੇਵਾ॥੪॥ਤੁਮਰੇਭਜਨਕਟਹਿਜਮਫਾਂਸਾ॥ਭਗਤਿਹੇਤਗਾਵੈ
ਰਵਿਦਾਸਾ॥੫॥੫॥ ॥ਜਲਕੀਭੀਤਿਪਵਨਕਾਥੰਭਾਰਕਤਬੁੰਦਕਾਗਾਰਾ॥
ਹਾਡਮਾਸਨਾੜੀਕੋਪਿੰਜਰੁਪੰਖੀਬਸੈਬਿਚਾਰਾ॥੧॥ਪ੍ਰਾਨੀਕਿਆਮੇਰਾਕਿਆਤੇਰਾ॥
ਜੈਸੇਤਰਵਰਪੰਖਿਬਸੇਰਾ॥੧॥ਰਹਾਉ॥ਰਾਖਹੁਕੰਧਉਸਾਰਹੁਨੀਵਾਂ॥ਸਾਢੇਤੀਨਿਹ
ਥਤੇਰੀਸੀਵਾਂ॥੨॥ਬੰਕੇਬਾਲਪਾਗਸਿਰਡੇਰੀ॥ਇਹੁਤਨੁਹੋਇਗੋਭਸਮਕੀਢੇਰੀ॥
੩॥ਊਚੇਮੰਦਰਸੁੰਦਰਨਾਰੀ॥ਰਾਮਨਾਮਬਿਨੁਬਾਜੀਹਾਰੀ॥੪॥ਮੇਰੀਜਾਤਿਕਮੀਨੀ
ਪਾਂਤਿਕਮੀਨੀਓਛਾਜਨਮੁਹਮਾਰਾ॥ਤੁਮਸਰਨਾਗਤਿਰਾਜਾਰਾਮਚੰਦਕਹਿਰਵਿਦਾਸ
ਚਮਾਰਾ॥੫॥੬॥ ॥ਚਮਰਟਾਗਾਂਠਿਨਜਨਈ॥ਲੋਗੁਗਠਾਵੈਪਨਹੀ॥੧॥
ਰਹਾਉ॥ਆਰਨਹੀਜਿਹਤੋਪਉ॥ਨਹੀਰਾਂਬੀਠਾਉਰੋਪਉ॥੧॥ਲੋਗੁਗੰਠਿਗੰਠਿਖ
ਰਾਬਿਗੂਚਾ॥ਹਉਬਿਨੁਗਾਂਠੇਜਾਇਪਹੂਚਾ॥੨॥ਰਵਿਦਾਸੁਜਪੈਰਾਮਨਾਮਾ॥ਮੋਹਿ
ਜਮਸਿਉਨਾਹੀਕਾਮਾ॥੩॥੭॥

ਰਾਗੁਸੋਰਠਿਬਾਣੀਭਗਤਭੀਖਨਕੀ॥

੧ਓ ਸਤਿਗੁਰਪ੍ਰਸਾਦਿ॥ ਨੈਨਹੁਨੀਰੁਬਹੈਤਨੁ
ਖੀਨਭਏਕੇਸਦੁਧਵਾਨੀ॥ਰੂਧਾਕੰਠੁਸਬਦੁਨਹੀਉਚਰੈਅਬਕਿਆਕਰਹਿਪ
ਰਾਨੀ॥੧॥ਰਾਮਰਾਇਹੋਹਿਬੈਦਬਨਵਾਰੀ॥ਅਪਨੇਸੰਤਹਲੇਹੁਉਬਾਰੀ॥੧॥ਰਹਾ
ਉ॥ਮਾਥੇਪੀਰਸਰੀਰਿਜਲਨਿਹੈਕਰਕਕਰੇਜੇਮਾਹੀ॥ਐਸੀਬੇਦਨਉਪਜਿਖਰੀਭ

ਈਵਾਕਾਅਉਖਧੁਨਾਹੀ॥੨॥ਹਰਿਕਾਨਾਮੁਅੰਮ੍ਰਿਤਜਲੁਨਿਰਮਲੁਇਹੁਅਉਖ
ਧੁਜਗਿਸਾਰਾ॥ਗੁਰਪ੍ਰਸਾਦਿਕਹੈਜਨੁਭੀਖਨੁਪਾਵਉਮੋਖਦੁਆਰਾ॥੩॥੧॥
ਐਸਾਨਾਮੁਰਤਨੁਨਿਰਮੋਲਕੁਪੁੰਨਿਪਦਾਰਥੁਪਾਇਆ॥ਅਨਿਕਜਤਨ
ਕਰਿਹਿਰਦੈਰਾਖਿਆਰਤਨੁਨਛਪੈਛਪਾਇਆ॥੧॥ਹਰਿਗੁਨਕਹਤੇਕਹਨੁਨਜਾ
ਈ॥ਜੈਸੇਗੂੰਗੇਕੀਮਿਠਿਆਈ॥੧॥ਰਹਾਉ॥ਰਸਨਾਰਮਤਸੁਨਤਸੁਖੁਸ੍ਰਵਨਾ
ਚਿਤਚੇਤੇਸੁਖੁਹੋਈ॥ਕਹੁਭੀਖਨਦੁਇਨੈਨਸੰਤੋਖੇਜਹਦੇਖਾਂਤਹਸੋਈ॥੨॥੨॥

ਧਨਾਸਰੀਮਹਲਾ੧ ਘਰੁ੧ ਚਉਪਦੇ॥੧ਓ ਸਤਿਨਾਮੁਕਰਤਾਪੁਰਖੁਨਿਰਭਉਨਿਰਵੈਰੁ
ਅਕਾਲਮੂਰਤਿਅਜੂਨੀਸੈਭੰਗੁਰਪ੍ਰਸਾਦਿ॥
ਜੀਉਡਰਤੁਹੈਆਪਣਾਕੈਸਿਉਕਰੀਪੁਕਾਰ॥ਦੂਖਵਿਸਾਰਣੁਸੇਵਿਆਸਦਾਸਦਾਦਾ
ਤਾਰੁ॥੧॥ਸਾਹਿਬੁਮੇਰਾਨੀਤਨਵਾਸਦਾਸਦਾਦਾਤਾਰੁ॥੧॥ਰਹਾਉ॥ਅਨਦਿਨੁਸਾਹਿ
ਬੁਸੇਵੀਐਅੰਤਿਛਡਾਏਸੋਇ॥ਸੁਣਿਸੁਣਿਮੇਰੀਕਾਮਣੀਪਾਰਿਉਤਾਰਾਹੋਇ॥੨॥
ਦਇਆਲਤੇਰੈਨਾਮਿਤਰਾ॥ਸਦਕੁਰਬਾਣੈਜਾਉ॥੧॥ਰਹਾਉ॥ਸਰਬੰਸਾਚਾ
ਏਕੁਹੈਦੂਜਾਨਾਹੀਕੋਇ॥ਤਾਕੀਸੇਵਾਸੋਕਰੇਜਾਕਉਨਦਰਿਕਰੇ॥੩॥ਤੁਧੁਬਾਝੁਪਿ
ਆਰੇਕੇਵਰਹਾ॥ਸਾਵਡਿਆਈਦੇਹਿਜਿਤੁਨਾਮਿਤੇਰੈਲਾਗਿਰਹਾਂ॥ਦੂਜਾਨਾਹਿ
ਕੋਇਜਿਸੁਆਗੈਪਿਆਰੇਜਾਇਕਹਾ॥੧॥ਰਹਾਉ॥ਸੇਵੀਸਾਹਿਬੁਆਪਣਾ
ਅਵਰੁਨਜਾਚੰਉਕੋਇ॥ਨਾਨਕੁਤਾਕਾਦਾਸੁਹੈਬਿੰਦਬਿੰਦਚੁਖਚੁਖਹੋਇ॥੪॥
॥ਸਾਹਿਬਤੇਰੇਨਾਮਵਿਟਹੁਬਿੰਦਬਿੰਦਚੁਖਚੁਖਹੋਇ॥੪॥੧॥
ਧਨਾਸਰੀਮਹਲਾ੧ ॥ਹਮਆਦਮੀਹਾਂਇਕਦਮੀਮੁਹਲਤਿਮੁਹਤੁਨ
ਜਾਣਾ॥ਨਾਨਕੁਬਿਨਵੈਤਿਸੈਸਰੇਵਹੁਜਾਕੇਜੀਅਪਰਾਣਾ॥੧॥ਅੰਧੇਜੀਵ
ਨਾਵੀਚਾਰਿਦੇਖਿਕੇਤੇਕੇਦਿਨਾ॥੧॥ਰਹਾਉ॥ਸਾਸੁਮਾਸੁਸਭੁਜੀਉਤੁਮਾਰਾਤੂ
ਮੈਖਰਾਪਿਆਰਾ॥ਨਾਨਕੁਸਾਇਰੁਏਵਕਹਤੁਹੈਸਚੇਪਰਵਦਗਾਰਾ॥੨॥ਜੇਤੂ
ਕਿਸੈਨਦੇਹੀਮੇਰੇਸਾਹਿਬਾਕਿਆਕੋਕਢੈਗਹਣਾ॥ਨਾਨਕੁਬਿਨਵੈਸੋਕਿਛੁਪਾਈ
ਐਪੁਰਬਿਲਿਖੇਕਾਲਹਣਾ॥੩॥ਨਾਮੁਖਸਮਕਾਚਿਤਿਨਕੀਆਕਪਟੀਕਪ
ਟਕਮਾਣਾ॥ਜਮਦੁਆਰਿਜਾਪਕੜਿਚਲਾਇਆ॥ਤਾਚਲਦਾਪਛੁਤਾਣਾ॥
੪॥ਜਬਲਗੁਦੁਨੀਆਰਹੀਐਨਾਨਕਕਿਛੁਸੁਣੀਐਕਿਛੁਕਹੀਐ॥ਭਾ
ਲਿਰਹੇਹਮਰਹਣੁਨਪਾਇਆਜੀਵਤਿਆਮਰਿਰਹੀਐ॥੫॥੨॥
ਧਨਾਸਰੀਮਹਲਾ੧ ਘਰੁਦੂਜਾ
੧ਓਸਤਿਗੁਰਪ੍ਰਸਾਦਿ॥ ॥ਕਿਉਸਿਮਰੀਸਿਵਰਿਆਨਹੀਜਾ
ਇ॥ਤਪੈਹਿਆਉਜੀਅੜਾਬਿਲਲਾਇ॥ਸਿਰਜਿਸਵਾਰੇਸਾਚਾਸੋਇ॥

ਤਿਸੁਵਿਸਾਰਿਐਚੰਗਾਕਿਉਹੋਇ॥੧॥ਹਿਕਮਤਿਹੁਕਮਿਨਪਾਇਆਜਾਇ॥ਕਿਉਕਰਿਸਾ
ਚਿਮਿਲਉਮੇਰੀਮਾਇ॥੧॥ਰਹਾਉ॥ਵਖਰੁਨਾਮੁਦੇਖਣਕੋਈਜਾਇ॥ਨਾਕੋਚਾਖੈਨਾਕੋਖਾਇ॥
ਲੋਕਿਪਤੀਐਨਾਪਤਿਹੋਇ॥ਤਾਪਤਿਰਹੈਰਾਖੈਜਾਸੋਇ॥੨॥ਜਹਦੇਖਾਤਹਰਹਿਆਸ
ਮਾਇ॥ਤੁਧੁਬਿਨੁਦੂਜੀਨਾਹੀਜਾਇ॥ਜੇਕੋਕਰੇਕੀਤੈਕਿਆਹੋਇ॥ਜਿਸਨੋਬਖਸੇਸਾਚਾ
ਸੋਇ॥੩॥ਹੁਣਿਉਠਿਚਲਣਾਮੁਹਤਿਕਿਤਾਲਿ॥ਕਿਆਮੁਹੁਦੇਸਾਗੁਣਨਾਹੀਨਾਲਿ॥
ਜੈਸੀਨਦਰਿਕਰੇਤੈਸਾਹੋਇ॥ਵਿਣੁਨਦਰੀਨਾਨਕਨਹੀਕੋਇ॥੪॥੧॥੩॥ਧਨਾਸਰੀਮਹ
ਲਾ੧ ॥ਨਦਰਿਕਰੇਤਾਸਿਮਰਿਆਜਾਇ॥ਆਤਮਾਦ੍ਰਵੈਰਹੈਲਿਵਲਾਇ॥ਆ
ਤਮਪਰਾਤਮਾਏਕੋਕਰੈ॥ਅੰਤਰਕੀਦੁਬਿਧਾਅੰਤਰਿਮਰੈ॥੧॥ਗੁਰਪਰਸਾਦੀਪਾਇਆਜਾ
ਇ॥ਹਰਿਸਿਉਚਿਤੁਲਾਗੈਫਿਰਿਕਾਲੁਨਖਾਇ॥੧॥ਰਹਾਉ॥ਸਚਿਸਿਮਰਿਐਹੋ
ਵੈਪਰਗਾਸੁ॥ਤਾਤੇਬਿਖਿਆਮਹਿਰਹੈਉਦਾਸੁ॥ਸਤਿਗੁਰਕੀਐਸੀਵਡਿਆਈ॥ਪੁ
ਤ੍ਰਕਲਤ੍ਰਵਿਚੇਗਤਿਪਾਈ॥੨॥ਐਸੀਸੇਵਕੁਸੇਵਾਕਰੈ॥ਜਿਸਕਾਜੀਉਤਿਸੁਆ
ਗੈਧਰੈ॥ਸਾਹਿਬਭਾਵੈਸੋਪਰਵਾਣੁ॥ਸੋਸੇਵਕੁਦਰਗਹਪਾਵੈਮਾਣੁ॥੩॥ਸਤਿਗੁਰ
ਕੀਮੂਰਤਿਹਿਰਦੈਵਸਾਏ॥ਜੋਇਛੈਸੋਈਫਲੁਪਾਏ॥ਸਾਚਾਸਾਹਿਬੁਕਿਰਪਾਕਰੈ॥ਸੋ
ਸੇਵਕੁਜਮਤੇਕੈਸਾਡਰੈ॥੪॥ਭਨਤਿਨਾਨਕੁਕਰੇਵੀਚਾਰੁ॥ਸਾਚੀਬਾਣੀਸਿਉਧਰੇਪਿਆ
ਰੁ॥ਤਾਕੋਪਾਵੈਮੋਖਦੁਆਰੁ॥ਜਪੁਤਪੁਸਭੁਇਹੁਸਬਦੁਹੈਸਾਰੁ॥੫॥੨॥੪॥ਧਨਾਸਰੀ
ਮਹਲਾ੧॥ ॥ਜੀਉਤਪਤੁਹੈਬਾਰੋਬਾਰ॥ਤਪਿਤਪਿਖਪੈਬਹੁਤੁਬੇਕਾਰ॥ਜੈਤ
ਨਿਬਾਣੀਵਿਸਰਿਜਾਇ॥ਜਿਉਪਕਾਰੋਗੀਵਿਲਲਾਇ॥੧॥ਬਹੁਤਾਬੋਲਣੁਝਖ
ਣੁਹੋਇ॥ਵਿਣੁਬੋਲੇਜਾਣੈਸਭੁਸੋਇ॥੧॥ਰਹਾਉ॥ਜਿਨਿਕਨਕੀਤੇਅਖੀਨਾਕੁ॥
ਜਿਨਿਜਿਹਵਾਦਿਤੀਬੋਲੇਤਾਤੁ॥ਜਿਨਿਮਨੁਰਾਖਿਆਅਗਨੀਪਾਇ॥ਵਾਜੈਪਵਣੁ
ਆਖੈਸਭਜਾਇ॥੨॥ਜੇਤਾਮੋਹੁਪਰੀਤਿਸੁਆਦ॥ਸਭਾਕਾਲਖਦਾਗਾਦਾਗ॥ਦਾ
ਗਦੋਸਮੁਹਿਚਲਿਆਲਾਇ॥ਦਰਗਹਬੈਸਣਨਾਹੀਜਾਇ॥੩॥ਕਰਮਿਮਿਲੈਆ
ਖਣੁਤੇਰਾਨਾਉ॥ਜਿਤੁਲਗਿਤਰਣਾਹੋਰੁਨਹੀਥਾਉ॥ਜੇਕੋਡੂਬੈਫਿਰਿਹੋਵੈਸਾਰ॥
ਨਾਨਕਸਾਚਾਸਰਬਦਾਤਾਰ॥੪॥੩॥੫॥ਧਨਾਸਰੀਮਹਲਾ੧ ॥ਚੋਰੁਸਲਾਹੇਚੀ

ਤੁਨਭੀਜੈ॥ਜੇਬਦੀਕਰੇਤਾਤਸੁਨਛੀਜੈ॥ਚੋਰਕੀਹਾਮਭਰੇਨਕੋਇ॥ਚੋਰੁਕੀਆਚੰਗਾ
ਕਿਉਹੋਇ॥੧॥ਸੁਣਿਮਨਅੰਧੇਕੁਤੇਕੂੜਿਆਰ॥ਬਿਨੁਬੋਲੇਬੂਝੀਐਸਚਿਆਰ॥
੧॥ਰਹਾਉ॥ਚੋਰੁਸੁਆਲਿਉਚੋਰੁਸਿਆਣਾ॥ਖੋਟੇਕਾਮੁਲੁਏਕੁਦੁਗਾਣਾ॥ਜੇਸਾਥਿਰ
ਖੀਐਦੀਜੈਰਲਾਇ॥ਜਾਪਰਖੀਐਖੋਟਾਹੋਇਜਾਇ॥੨॥ਜੈਸਾਕਰੇਸੁਤੈਸਾਪਾਵੈ॥
ਆਪਿਬੀਜਿਆਪੇਹੀਖਾਵੈ॥ਜੇਵਡਿਆਈਆਆਪੇਖਾਇ॥ਜੇਹੀਸੁਰਤਿਤੇਹੈ
ਰਾਹਿਜਾਇ॥੩॥ਜੇਸਉਕੂੜੀਆਕੂੜੁਕਬਾੜੁ॥ਭਾਵੈਸਭੁਆਖਉਸੰਸਾਰੁ॥ਤੁਧੁਭਾ
ਵੈਅਧੀਪਰਵਾਣੁ॥ਨਾਨਕਜਾਣੈਜਾਣੁਸੁਜਾਣੁ॥੪॥੪॥੬॥ਧਨਾਸਰੀਮਹਲਾ੧
॥ਕਾਇਆਕਾਗਦੁਮਨੁਪਰਵਾਣਾ॥ਸਿਰਕੇਲੇਖਨਪੜੈਇਆਣਾ॥ਦਰ
ਗਹਘੜੀਅਹਿਤੀਨੇਲੇਖ॥ਖੋਟਾਕਾਮਿਨਆਵੈਵੇਖੁ॥੧॥ਨਾਨਕਜੇਵਿਚਿਰੁਪਾਹੋ
ਇ॥ਖਰਾਖਰਾਆਖੈਸਭੁਕੋਇ॥੧॥ਰਹਾਉ॥ਕਾਦੀਕੂੜੁਬੋਲਿਮਲੁਖਾਇ॥ਬ੍ਰਾਹਮ
ਣੁਨਾਵੈਜੀਆਘਾਇ॥ਜੋਗੀਜੁਗਤਿਨਜਾਣੈਅੰਧੁ॥ਤੀਨੇਓਜਾੜੇਕਾਬੰਧੁ॥੨॥
ਸੋਜੋਗੀਜੋਜੁਗਤਿਪਛਾਣੈ॥ਗੁਰਪਰਸਾਦੀਏਕੋਜਾਣੈ॥ਕਾਜੀਸੋਜੋਉਲਟੀਕਰੈ॥
ਗੁਰਪਰਸਾਦੀਜੀਵਤੁਮਰੈ॥ਸੋਬ੍ਰਾਹਮਣੁਜੋਬ੍ਰਹਮੁਬੀਚਾਰੈ॥ਆਪਿਤਰੈਸਗਲੇਕੁ
ਲਤਾਰੈ॥੩॥ਦਾਨਸਬੰਦੁਸੋਈਦਿਲਿਧੋਵੈ॥ਮੁਸਲਮਾਣੁਸੋਈਮਲੁਖੋਵੈ॥ਪ
ੜਿਆਬੂਝੈਸੋਪਰਵਾਣੁ॥ਜਿਸੁਸਿਰਿਦਰਗਹਕਾਨੀਸਾਣੁ॥੪॥੫॥੭॥

ਧਨਾਸਰੀਮਹਲਾ੧ ਘਰੁ੩ ੧ਓਸਤਿਗੁਰਪ੍ਰਸਾਦਿ॥
ਕਾਲੁਨਾਹੀਜੋਗੁਨਾਹੀਨਾਹੀਸਤਕਾਢਬੁ॥ਥਾਨਸਟਜਗਭਰਿਸਟਹੋਏਡੂਬਤਾਇਵ
ਜਗੁ॥੧॥ਕਲਮਹਿਰਾਮਨਾਮੁਸਾਰੁ॥ਅਖੀਤਮੀਟਹਿਨਾਕਪਕੜਹਿਠਗਣਕਉਸੰਸਾ
ਰੁ॥੧॥ਰਹਾਉ॥ਆਂਟਸੇਤੀਨਾਕੁਪਕੜਹਿਸੂਝਤੇਤਿਨਿਲੋਅ॥ਮਗਰਪਾਛੈਕਛੁਨ
ਸੂਝੈਏਹੁਪਦਮੁਅਲੋਅ॥੨॥ਖਤ੍ਰੀਆਤਧਰਮੁਛੋਡਿਆਮਲੇਛਭਾਖਿਆਗਹੀ
॥ਸ੍ਰਿਸਟਿਸਭਇਕਵਰਨਹੋਈਧਰਮਕੀਗਤਿਰਹੀ॥੩॥ਅਸਟਸਾਜਸਾਜਿਪੁਰਾਣ
ਸੋਧਹਿਕਰਹਿਬੇਦਅਭਿਆਸੁ॥ਬਿਨੁਨਾਮਹਰਿਕੇਮੁਕਤਿਨਾਹੀਕਹੈਨਾਨਕੁ

ਦਾਸੁ॥੪॥੧॥੬॥੮॥
ਧਨਾਸਰੀਮਹਲਾ੧ ਆਰਤੀ॥ ੧ਓਸਤਿਗੁਰਪ੍ਰਸਾਦਿ॥
ਗਗਨਮੈਥਾਲੁਰਵਿਚੰਦੁਦੀਪਕਬਨੇਤਾਰਿਕਾਮੰਡਲਜਨਕਮੋਤੀ॥ਧੂਪੁਮਲਆਨਲੋ
ਪਵਣੁਚਵਰੋਕਰੇਸਗਲਬਨਰਾਇਫੂਲੰਤਜੋਤੀ॥੧॥ਕੈਸੀਆਰਤੀਹੋਇ॥ਭਵਖੰ
ਡਨਾਤੇਰੀਆਰਤੀ॥ਅਨਹਤਾਸਬਦਵਾਜੰਤਭੇਰੀ॥੧॥ਰਹਾਉ॥ਸਹਸਤਵਨੈਨਨਨ
ਨੈਨਹੈਤੋਹਿਕਉਸਹਸਮੂਰਤਿਨਨਾਏਕਤੋਹੀ॥ਸਹਸਪਦਬਿਮਲਨਨਏਕਪਦਗੰਧ
ਬਿਨੁਸਹਸਤਵਗੰਧਇਵਚਲਤਮੋਹੀ॥੨॥ਸਭਮਹਿਜੋਤਿਜੋਤਿਹੈਸੋਇ॥ਤਿਸ
ਦੈਚਾਨਣਿਸਭਮਹਿਚਾਨਣੁਹੋਇ॥ਗੁਰਸਾਖੀਜੋਤਿਪਰਗਟੁਹੋਇ॥ਜੋਤਿਸੁਭਾਵੈ
ਸੁਆਰਤੀਹੋਇ॥੩॥ਹਰਿਚਰਨਕਮਲਮਕਰੰਦਲੋਭਿਤਮਨੋਅਨਦਿਨੋਮੋਹਿਆਹੀ
ਪਿਆਸਾ॥ਕ੍ਰਿਪਾਜਲੁਦੇਹਿਨਾਨਕਸਾਰਿੰਗਕਉਹੋਇਜਾਤੇਤੇਰੈਨਾਮਿਵਾਸਾ॥੪॥
੧॥੭॥੯॥

ਧਨਾਸਰੀਮਹਲਾ੩ ਘਰੁ੨ ਚਉਪਦੇ॥ ੧ਓਸਤਿਗੁਰਪ੍ਰਸਾਦਿ॥
ਇਹੁਧਨੁਅਖੁਟੁਨਨਿਖੁਟੈਨਜਾਇ॥ਪੂਰੈਸਤਿਗੁਰਿਦੀਆਦਿਖਾਇ॥ਅਪੁਨੇਸ
ਤਿਗੁਰਕਉਸਦਬਲਿਜਾਈ॥ਗੁਰਕਿਰਪਾਤੇਹਰਿਮੰਨਿਵਸਾਈ॥੧॥ਸੇਧਨਵੰਤਹ
ਰਿਨਾਮਿਲਿਵਲਾਇ॥ਗੁਰਿਪੂਰੈਹਰਿਧਨੁਪਰਗਾਸਿਆਹਰਿਕਿਰਪਾਤੇਵਸੈਮਨਿ
ਆਇ॥੧॥ਰਹਾਉ॥ਅਵਗੁਣਕਾਟਿਗੁਣਰਿਦੈਸਮਾਇ॥ਪੂਰੇਗੁਰਕੈਸਹਜਿਸੁਭਾ
ਇ॥ਪੂਰੇਗੁਰਕੀਸਾਚੀਬਾਣੀ॥ਸੁਖਮਨਅੰਤਰਿਸਹਜਿਸਮਾਣੀ॥੨॥ਏਕੁਅਚਰ
ਜੁਜਨਦੇਖਹੁਭਾਈ॥ਦੁਬਿਧਾਮਾਰਿਹਰਿਮੰਨਿਵਸਾਈ॥ਨਾਮੁਅਮੋਲਕੁਨਪਾਇਆ
ਜਾਇ॥ਗੁਰਪ੍ਰਸਾਦਿਵਸੈਮਨਿਆਇ॥੩॥ਸਭਮਹਿਵਸੈਪ੍ਰਭੁਏਕੋਸੋਇ॥ਗੁਰ
ਮਤੀਘਟਿਪਰਗਟੁਹੋਇ॥ਸਹਜੇਜਿਨਿਪ੍ਰਭੁਜਾਣਿਪਛਾਣਿਆ॥ਨਾਨਕਨਾਮੁਮਿ
ਲੈਮਨੁਮਾਨਿਆ॥੪॥੧॥ਧਨਾਸਰੀਮਹਲਾ੩॥ਹਰਿਨਾਮੁਧਨੁਨਿਰਮਲੁਅਤਿ
ਅਪਾਰਾ॥ਗੁਰਕੈਸਬਦਿਭਰੇਭੰਡਾਰਾ॥ਨਾਮਧਨਬਿਨੁਹੋਰਸਭਬਿਖੁਜਾਣੁ॥ਮਾਇ
ਆਮੋਹਿਜਲੈਅਭਿਮਾਨੁ॥੧॥ਗੁਰਮੁਖਿਹਰਿਰਸੁਚਾਖੈਕੋਇ॥ਤਿਸੁਸਦਾ

ਅਨੰਦੁਹੋਵੈਦਿਨੁਰਾਤੀਪੂਰੈਭਾਗਿਪਰਾਪਤਿਹੋਇ॥੧॥ਰਹਾਉ॥ਸਬਦੁਦੀਪਕੁਵਰਤੈਤਿਹੁਲੋ
ਇ॥ਜੋਚਾਖੈਸੋਨਿਰਮਲੁਹੋਇ॥ਨਿਰਮਲਨਾਮਿਹਉਮੈਮਲੁਧੋਇ॥ਸਾਚੀਭਗਤਿਸਦਾਸੁ
ਖੁਹੋਇ॥੨॥ਜਿਨਿਹਰਿਰਸੁਚਾਖਿਆਸੋਹਰਿਜਨੁਲੋਗੁ॥ਤਿਸੁਸਦਾਹਰਖੁਨਾਹੀਕਦੇਸੋ
ਗੁ॥ਆਪਿਮੁਕਤੁਅਵਰਾਮੁਕਤੁਕਰਾਵੈ॥ਹਰਿਨਾਮੁਜਪੈਹਰਿਤੇਸੁਖੁਪਾਵੈ॥੩॥ਬਿਨੁਸਤਿ
ਗੁਰਸਭਮੁਈਬਿਲਲਾਇ॥ਅਨਦਿਨੁਦਾਝਹਿਸਾਤਿਨਪਾਇ॥ਸਤਿਗੁਰੁਮਿਲੈਸਭੁਤ੍ਰਿਸ
ਨਬੁਝਾਏ॥ਨਾਨਕਨਾਮਿਸਾਂਤਿਸੁਖੁਪਾਏ॥੪॥੨॥ਧਨਾਸਰੀਮਹਲਾ ੩ ॥ਸਦਾਧਨੁ
ਅੰਤਰਿਨਾਮੁਸਮਾਲੇ॥ਜੀਅਜੰਤਜਿਨਹਿਪ੍ਰਤਿਪਾਲੇ॥ਮੁਕਤਿਪਦਾਰਥੁਤਿਨਕਉਪਾਏ॥
ਹਰਿਕੈਨਾਮਿਰਤੇਲਿਵਲਾਏ॥੧॥ਗੁਰਸੇਵਾਤੇਹਰਿਨਾਮੁਧਨੁਪਾਵੈ॥ਅੰਤਰਿਪਰਗਾਸੁਘਟਿ
ਨਾਮੁਧਿਆਵੈ॥ਰਹਾਉ॥ਇਹੁਹਰਿਰੰਗੁਗੂੜਾਧਨਪਿਰਹੋਇ॥ਸਾਂਤਿਸੀਗਾਰੁਰਾਵੇਪ੍ਰਭੁਸੋ
ਇ॥ਹਉਮੈਵਿਚਿਪ੍ਰਭੁਕੋਇਨਪਾਏ॥ਮੂਲਹੁਭੁਲਾਜਨਮੁਗਵਾਏ॥੨॥ਗੁਰਤੇਸਾਤਿਸ
ਹਜਸੁਖੁਬਾਣੀ॥ਸੇਵਾਸਾਚੀਨਾਮਿਸਮਾਣੀ॥ਸਬਦਿਮਿਲੈਪ੍ਰੀਤਮੁਸਦਾਧਿਆਏ॥ਸਾਚੈ
ਨਾਮਿਵਡਿਆਈਪਾਏ॥੩॥ਆਪੇਕਰਤਾਜੁਗਿਜੁਗਿਸੋਇ॥ਨਦਰਿਕਰੇਮੇਲਾਵਾਹੋਇ॥
ਗੁਰਬਾਣੀਤੇਹਰਿਮੰਨਿਵਸਾਏ॥ਨਾਨਕਸਾਚਿਰਤੇਪ੍ਰਭਿਆਪਿਮਿਲਾਏ॥੪॥੩॥ਧਨਾਸਰੀ
ਮਹਲਾ ੩ ॥ਜਗੁਮੈਲਾਮੈਲੋਹੋਇਜਾਇ॥ਆਵੈਜਾਇਦੂਜੈਲੋਭਾਇ॥ਦੂਜੈਭਾ
ਇਸਭਪਰਜਵਿਗੋਈ॥ਮਨਮੁਖਿਚੋਟਾਖਾਇਅਪੁਨੀਪਤਿਖੋਈ॥੧॥ਗੁਰਸੇਵਾਤੇਜਨੁਨਿ
ਰਮਲੁਹੋਇ॥ਅੰਤਰਿਨਾਮੁਵਸੈਪਤਿਊਤਮਹੋਇ॥ਰਹਾਉ॥ਗੁਰਮੁਖਿਉਬਰੇਹਰਿਸਰਣਾ
ਈ॥ਰਾਮਨਾਮਿਰਾਤੇਭਗਤਿਦ੍ਰਿੜਾਈ॥ਭਗਤਿਕਰੇਜਨੁਵਡਿਆਈਪਾਏ॥ਸਾਚਿਰਤੇਸੁ
ਖਸਹਜਿਸਮਾਏ॥੨॥ਸਾਚੇਕਾਗਾਹਕੁਵਿਰਲਾਕੋਜਾਣੁ॥ਗੁਰਕੈਸਬਦਿਆਪੁਪਛਾ
ਣੁ॥ਸਾਚੀਰਾਸਿਸਾਚਾਵਾਪਾਰੁ॥ਸੋਧੰਨੁਪੁਰਖੁਜਿਸੁਨਾਮਿਪਿਆਰੁ॥੩॥ਤਿਨਿਪ੍ਰਭਿਸਾ
ਚੈਇਕਿਸਚਿਲਾਏ॥ਊਤਮਬਾਣੀਸਬਦੁਸੁਣਾਏ॥ਪ੍ਰਭਸਾਚੇਕੀਸਾਚੀਕਾਰ॥ਨਾਨ
ਕਨਾਮਿਸਵਾਰਣਹਾਰੁ॥੪॥੪॥ਧਨਾਸਰੀਮਹਲਾ ੩ ॥ਜੋਹਰਿਸੇਵਹਿਤਿਨਬਲਿਜਾ
ਉ॥ਤਿਨਹਿਰਦੈਸਾਚੁਸਚਾਮੁਖਿਨਾਉ॥ਸਾਚੋਸਾਚੁਸਮਾਲਿਹੁਦੁਖੁਜਾਇ॥੧॥
ਸਾਚੈਸਬਦਿਵਸੈਮਨਿਆਇ॥੧॥ਗੁਰਬਾਣੀਸੁਣਿਮੈਲੁਗਵਾਏ॥ਸਹਜੇਹਰਿਨਾਮੁ

ਮੰਨਿਵਸਾਏ॥੧॥ਰਹਾਉ॥ਕੂੜੁਕੁਸਤੁਤ੍ਰਿਸਨਾਅਗਨਿਬੁਝਾਏ॥ਅੰਤਰਿਸਾਂਤਿਸਹਜਿ
ਸੁਖੁਪਾਏ॥ਗੁਰਕੈਭਾਣੈਚਲੈਤਾਆਪੁਜਾਇ॥ਸਾਚੁਮਹਲੁਪਾਏਹਰਿਗੁਣਗਾਇ॥੨॥
ਨਸਬਦੁਬੂਝੈਨਜਾਣੈਬਾਣੀ॥ਮਨਮੁਖਿਅੰਧੇਦੁਖਿਵਿਹਾਣੀ॥ਸਤਿਗੁਰੁਭੇਟੇਤਾਸੁਖੁ
ਪਾਏ॥ਹਉਮੈਵਿਚਹੁਠਾਕਿਰਹਾਏ॥੩॥ਕਿਸਨੋਕਹੀਐਦਾਤਾਇਕੁਸੋਇ॥ਕਿਰਪਾ
ਕਰੇਸਬਦਿਮਿਲਾਵਾਹੋਇ॥ਮਿਲਿਪ੍ਰੀਤਮਸਾਚੇਗੁਣਗਾਵਾ॥ਨਾਨਕਸਾਚੇਸਾਚਾਭਾ
ਵਾ॥੪॥੫॥ਧਨਾਸਰੀਮਹਲਾ ੩ ॥ਮਨੁਮਰੈਧਾਤੁਮਰਿਜਾਇ॥ਬਿਨੁਮਨਮੂ
ਏਕੈਸੇਹਰਿਪਾਇ॥ਇਹੁਮਨੁਮਰੈਦਾਰੂਜਾਣੈਕੋਇ॥ਮਨੁਸਬਦਿਮਰੈਬੂਝੈਜਨੁਸੋਇ॥
੧॥ਜਿਸਨੋਬਖਸੇਹਰਿਦੇਵਡਿਆਈ॥ਗੁਰਪ੍ਰਸਾਦਿਵਸੈਮਨਿਆਈ॥ਰਹਾਉ॥ਗੁਰਮੁ
ਖਿਕਰਣੀਕਾਰਕਮਾਵੈ॥ਤਾਇਸੁਮਨਕੀਸੋਝੀਪਾਵੈ॥ਮਨੁਮੈਮਤੁਮੈਗਲਮਿਕਦਾਰਾ॥
ਗੁਰੁਅੰਕਸੁਮਾਰਿਜੀਵਾਲਣਹਾਰਾ॥੨॥ਮਨੁਅਸਾਧੁਸਾਧੈਜਨੁਕੋਈ॥ਅਚਰੁਚਰੈਤਾ
ਨਿਰਮਲੁਹੋਈ॥ਗੁਰਮੁਖਿਇਹੁਮਨੁਲਇਆਸਵਾਰਿ॥ਹਉਮੈਵਿਚਹੁਤਜੇਵਿਕਾ
ਰ॥੩॥ਜੋਧੁਰਿਰਖਿਅਨੁਮੇਲਿਮਿਲਾਇ॥ਕਦੇਨਵਿਛੁੜਹਿਸਬਦਿਸਮਾਇ॥ਆਪਣੀਕ
ਲਾਆਪੇਪ੍ਰਭੁਜਾਣੈ॥ਨਾਨਕਗੁਰਮੁਖਿਨਾਮੁਪਛਾਣੈ॥੪॥੬॥ਧਨਾਸਰੀਮਹਲਾ ੩
॥ਕਾਚਾਧਨੁਸੰਚਹਿਮੂਰਖਗਾਵਾਰ॥ਮਨਮੁਖਭੂਲੇਅੰਧਗਾਵਾਰ॥ਬਿਖਿ
ਆਕੈਧਨਿਸਦਾਦੁਖੁਹੋਇ॥ਨਾਸਾਥਿਜਾਇਨਪਰਾਪਤਿਹੋਇ॥੧॥ਸਾਚਾਧਨੁਗੁਰ
ਮਤੀਪਾਏ॥ਕਾਚਾਧਨੁਫੁਨਿਆਵੈਜਾਏ॥ਰਹਾਉ॥ਮਨਮੁਖਿਭੂਲੇਸਭਿਮਰਹਿਗ
ਵਾਰ॥ਭਵਜਲਿਡੂਬੇਨਉਰਵਾਰਿਨਪਾਰਿ॥ਸਤਿਗੁਰੁਭੇਟੇਪੂਰੈਭਾਗਿ॥ਸਾਚਿਰਤੇ
ਅਹਿਨਿਸਿਬੈਰਾਗਿ॥੨॥ਚਹੁਜੁਗਮਹਿਅੰਮ੍ਰਿਤੁਸਾਚੀਬਾਣੀ॥ਪੂਰੈਭਾਗਿਹਰਿ
ਨਾਮਿਸਮਾਣੀ॥ਸਿਧਸਾਧਿਕਤਰਸਹਿਸਭਿਲੋਇ॥ਪੂਰੈਭਾਗਿਪਰਾਪਤਿਹੋਇ॥
੩॥ਸਭੁਕਿਛੁਸਾਚਾਸਾਚਾਹੈਸੋਇ॥ਊਤਮਬ੍ਰਹਮੁਪਛਾਣੈਕੋਇ॥ਸਚੁਸਾਚਾਸਚੁ
ਆਪਿਦ੍ਰਿੜਾਇ॥ਨਾਨਕਆਪੇਵੇਖੈਆਪੇਸਚਿਲਾਇ॥੪॥੭॥ਧਨਾਸਰੀਮਹਲਾ
੩॥ ॥ਨਾਵੈਕੀਕੀਮਤਿਮਿਤਿਕਹੀਨਜਾਇ॥ਸੇਜਨਧੰਨੁਜਿਨਇਕਨਾਮਿਲਿਵ
ਲਾਇ॥ਗੁਰਮਤਸਾਚੀਸਾਚਾਵੀਚਾਰੁ॥ਆਪੇਬਖਸੇਦੇਵੀਚਾਰੁ॥੧॥ਹਰਿਨਾਮੁ

ਅਚਰਜੁਪ੍ਰਭੁਆਪਿਸੁਣਾਏ॥ਕਲੀਕਾਲਵਿਚਿਗੁਰਮੁਖਿਪਾਏ॥੧॥ਰਹਾਉ॥ਮ
ਮੂਰਖਮੂਰਖਮਨਮਾਇਆਹਉਮੈਵਿਚਿਸਭਕਾਰਕਮਾਇਆ॥ਗੁਰਪ੍ਰਸਾਦੀਹਉਮੈਜਾਇਆ
ਆਪੇਬਖਸਿਲਏਮਿਲਾਇਆ॥੨॥ਬਿਖਿਆਕਾਧਨੁਬਹੁਤੁਅਭਿਮਾਨਾ॥ਅਹੰਕਾਰਿਡੂ
ਬੈਨਪਾਵੈਮਾਨਾ॥ਆਪੁਛੋਡਿਸਦਾਸੁਖੁਹੋਈ॥ਗੁਰਮਤਿਸਾਲਾਹੀਸਚੁਸੋਈ॥੩॥ਆ
ਪੇਸਾਜੇਕਰਤਾਸੋਇ॥ਤਿਸੁਬਿਨੁਦੂਜਾਅਵਰੁਨਕੋਇ॥ਜਿਸੁਸਚਿਲਾਏਸੋਈਲਾਗੈ॥
ਨਾਨਕਨਾਮਿਸਦਾਸੁਖੁਆਗੈ॥੪॥੮॥

ਰਾਗੁਧਨਾਸਿਰੀਮਹਲਾ੩ ਘਰੁ੪ ੴਸਤਿਗੁਰਪ੍ਰਸਾਦਿ॥

ਹਮਭੀਖਕਭੇਖਾਰੀਤੇਰੇਤੂਨਿਜਪਤਿਹੈਦਾਤਾ॥ਹੋਹੁਦੈਆਲਨਾਮੁਦੇਹੁਮੰਗਤਜਨਕੰਉ
ਸਦਾਰਹਉਰੰਗਿਰਾਤਾ॥੧॥ਹੰਉਬਲਿਹਾਰੈਜਾਉਸਾਚੇਤੇਰੇਨਾਮਵਿਟਹੁ॥ਕਰਣਕਾ
ਰਣਸਭਨਾਕਾਏਕੋਅਵਰੁਨਦੂਜਾਕੋਈ॥੧॥ਰਹਾਉ॥ਬਹੁਤੇਫੇਰਪਏਕਿਰਪਨਕਉ
ਅਬਕਿਛੁਕਿਰਪਾਕੀਜੈ॥ਹੋਹੁਦਇਆਲਦਰਸਨੁਦੇਹੁਅਪੁਨਾਐਸੀਬਖਸਕਰੀਜੈ॥
੨॥ਭਨਤਿਨਾਨਕਭਰਮਪਟਖੂਲੇਗੁਰਪਰਸਾਦੀਜਾਨਿਆ॥ਸਾਚੀਲਿਵਲਾਗੀਹੈਭੀ
ਤਰਿਸਤਿਗੁਰਸਿਉਮਨੁਮਾਨਿਆ॥੩॥੧॥੯॥

ਧਨਾਸਰੀਮਹਲਾ੪ ਘਰੁ੧ ਚਉਪਦੇ ੴਸਤਿਗੁਰਪ੍ਰਸਾਦਿ॥

ਜੋਹਰਿਸੇਵਹਿਸੰਤਭਗਤਤਿਨਕੇਸਭਿਪਾਪਨਿਵਾਰੀ॥ਹਮਊਪਰਿਕਿਰਪਾਕਰਿਸੁਆ
ਮੀਰਖੁਸੰਗਤਿਤੁਮਜੁਪਿਆਰੀ॥੧॥ਹਰਿਗੁਣਕਹਿਨਸਕਉਬਨਵਾਰੀ॥ਹਮਪਾਪੀ
ਪਾਥਰਨੀਰਿਡੁਬਤਕਰਿਕਿਰਪਾਪਾਖਣਹਮਤਾਰੀ॥ਰਹਾਉ॥ਜਨਮਜਨਮਕੇਲਾਗੇ
ਬਿਖੁਮੋਰਚਾਲਗਿਸੰਗਤਿਸਾਧਸਵਾਰੀ॥ਜਿਉਕੰਚਨੁਬੈਸੰਤਰਿਤਾਇਓਮਲੁਕਾ
ਟੀਕਟਿਤਉਤਾਰੀ॥੨॥ਹਰਿਹਰਿਜਪਨੁਜਪਉਦਿਨੁਰਾਤੀਜਪਿਹਰਿਹਰਿਹਰਿਉਰਿਧਾ
ਰੀ॥ਹਰਿਹਰਿਹਰਿਅਉਖਧੁਜਗਿਪੂਰਾਜਪਿਹਰਿਹਰਿਹਉਮੈਮਾਰੀ॥੩॥ਹਰਿਹਰਿ
ਅਗਮਅਗਾਧਿਬੋਧਿਅਪਰੰਪਰਪੁਰਖਅਪਾਰੀ॥ਜਨਕਉਕ੍ਰਿਪਾਕਰਹੁਜਗਜੀ
ਵਨਜਨਨਾਨਕਪੈਜਸਵਾਰੀ॥੪॥੧॥ਧਨਾਸਰੀਮਹਲਾ੪ ॥ਹਰਿਕੇਸੰਤਜ
ਨਾਹਰਿਜਪਿਓਤਿਨਕਾਦੂਖੁਭਰਮੁਭਉਭਾਗੀ॥ਅਪਨੀਸੇਵਾਆਪਿਕਰਾਈਗੁਰਮਤਿ

ਅੰਤਰਿਜਾਗੀ॥੧॥ਹਰਿਕੈਨਾਮਿਰਤਾਬੈਰਾਗੀ॥ਹਰਿਹਰਿਕਥਾਸੁਣੀਮਨਿਭਾਈਗੁਰ
ਮਤਿਹਰਿਲਿਵਲਾਗੀ॥੧॥ਰਹਾਉ॥ਸੰਤਜਨਾਕੀਜਾਤਿਹਰਿਸੁਆਮੀਤੁਮਠਾਕੁਰਹਮ
ਸਾਂਗੀ॥ਜੈਸੀਮਤਿਦੇਵਹੁਹਰਿਸੁਆਮੀਹਮਤੈਸੇਬੁਲਗਬੁਲਾਗੀ॥੨॥ਕਿਆਹਮ
ਕਿਰਮਨਾਨ੍ਨਿਕਕੀਰੇਤੁਮਵਡਪੁਰਖਵਡਾਗੀ॥ਤੁਮਰੀਗਤਿਮਿਤਿਕਹਿਨਸਕਹਪ੍ਰਭ
ਹਮਕਿਉਕਰਿਮਿਲਹਅਭਾਗੀ॥੩॥ਹਰਿਪ੍ਰਭਸੁਆਮੀਕਿਰਪਾਧਾਰਹੁਹਮਹਰਿ
ਹਰਿਸੇਵਾਲਾਗੀ॥ਨਾਨਕਦਾਸਨਿਦਾਸੁਕਰਹੁਪ੍ਰਭਹਮਹਰਿਕਥਾਕਥਾਗੀ॥੪॥੨॥
ਧਨਾਸਰੀਮਹਲਾ੪ ॥ਹਰਿਕਾਸੰਤੁਸਤਗੁਰੁਸਤਪੁਰਖਾਜੋਬੋਲੈਹਰਿਹ
ਰਿਬਾਨੀ॥ਜੋਜੋਕਹੈਸੁਣੈਸੋਮੁਕਤਾਹਮਤਿਸਕੈਸਦਕੁਰਬਾਨੀ॥੧॥ਹਰਿਕੇਸੰਤਸੁ
ਨਹੁਜਸੁਕਾਨੀ॥ਹਰਿਹਰਿਕਥਾਸੁਨਹੁਇਕਨਿਮਖਪਲਸਭਿਕਿਲਵਿਖਪਾਪਲ
ਹਾਨੀ॥੧॥ਰਹਾਉ॥ਐਸਾਸੰਤੁਸਾਧੁਜਿਨਪਾਇਆਤੇਵਡਪੁਰਖਵਡਾਨੀ॥ਤਿ
ਨਕੀਧੂਰਿਮੰਗਹਪ੍ਰਭਸੁਆਮੀਹਮਹਰਿਲੋਚਲੁਚਾਨੀ॥੨॥ਹਰਿਹਰਿਸਫਲਿ
ਓਬਿਰਖੁਪ੍ਰਭਸੁਆਮੀਜਿਨਜਪਿਓਸੇਤ੍ਰਿਪਤਾਨੀ॥ਹਰਿਹਰਿਅੰਮ੍ਰਿਤੁਪੀਤ੍ਰਿਪ
ਤਾਸੇਸਭਲਾਥੀਭੁਖਭੁਖਾਨੀ॥੩॥ਜਿਨਕੇਵਡੇਭਾਗਵਡਊਚੇਤਿਨਹਰਿਜਪਿ
ਓਜਪਾਨੀ॥ਤਿਨਹਰਿਸੰਗਤਿਮੇਲਿਪ੍ਰਭਸੁਆਮੀਜਨਨਾਨਕਦਾਸਦਸਾਨੀ॥੪॥
੩॥ਧਨਾਸਰੀਮਹਲਾ੪ ॥ਹਮਅੰਧੁਲੇਅੰਧਬਿਖੈਬਿਖੁਰਾਤੇਕਿਉਚਾ
ਲਹਗੁਰਚਾਲੀ॥ਸਤਗੁਰੁਦਇਆਕਰੇਸੁਖਦਾਤਾਹਮਲਾਵੈਆਪਨਪਾਲੀ॥੧॥
ਗੁਰਸਿਖਮੀਤਚਲਹੁਗੁਰਚਾਲੀ॥ਜੋਗੁਰੁਕਹੈਸੋਈਭਲਮਾਨਹੁਹਰਿਹਰਿਕਥ
ਨਿਰਾਲੀ॥੧॥ਰਹਾਉ॥ਹਰਿਕੇਸੰਤਸੁਣਹੁਜਨਭਾਈਗੁਰੁਸੇਵਿਹੁਬੇਗਿਬੇਗਾਲੀ
॥ਸਤਿਗੁਰੁਸੇਵਿਖਰਚੁਹਰਿਬਾਧਹੁਮਤਜਾਣਹੁਆਜੁਕਿਕਾਲ੍ਹੀ॥੨॥ਹਰਿਕੇਸੰਤ
ਜਪਹੁਹਰਿਜਪਣਾਹਰਿਸੰਤੁਚਲੈਹਰਿਨਾਲੀ॥ਜਿਨਹਰਿਜਪਿਆਸੇਹਰਿਹੋਏਹ
ਰਿਮਿਲਿਆਕੇਲਕੇਲਾਲੀ॥੩॥ਹਰਿਹਰਿਜਪਨੁਜਪਿਲੋਚਲੋਚਾਨੀਹਰਿਕਿਰ
ਪਾਕਰਿਬਨਵਾਲੀ॥ਜਨਨਾਨਕਸੰਗਤਿਸਾਧਹਰਿਮੇਲਹੁਹਮਸਾਧਜਨਾਪਗਰਾ
ਲੀ॥੪॥੪॥ਧਨਾਸਰੀਮਹਲਾ੪ ॥ਹਰਿਹਰਿਬੂੰਦਭਏਹਰਿਸੁਆਮੀਹ

ਮਚਾਤ੍ਰਿਕਬਿਲਲਬਿਲਲਾਤੀ॥ਹਰਿਹਰਿਕ੍ਰਿਪਾਕਰਹੁਪ੍ਰਭਅਪਨੀਮੁਖਿਦੇਵਹੁਹਰਿ
ਨਿਮਖਾਤੀ॥੧॥ਹਰਿਬਿਨੁਰਹਿਨਸਕਉਇਕਰਾਤੀ॥ਜਿਉਬਿਨੁਅਮਲੈਅਮਲੀਮਰਿ
ਜਾਈਹੈਤਿਉਹਰਿਬਿਨੁਹਮਮਰਿਜਾਤੀ॥ਰਹਾਉ॥ਤੁਮਹਰਿਸਰਵਰਅਤਿਅਗਾਹਹਮਲ
ਹਿਨਸਕਹਿਅੰਤੁਮਾਤੀ॥ਤੂਪਰੈਪਰੈਅਪਰੰਪਰੁਸੁਆਮੀਮਿਤਿਜਾਨਹੁਆਪਨਗਾਤੀ॥੨॥
ਹਰਿਕੇਸੰਤਜਨਾਹਰਿਜਪਿਓਗੁਰਰੰਗਿਚਲੂਲੈਰਾਤੀ॥ਹਰਿਹਰਿਭਗਤਿਬਨੀਅਤਿ
ਸੋਭਾਹਰਿਜਪਿਓਊਤਮਪਾਤੀ॥੩॥ਆਪੇਠਾਕੁਰੁਆਪੇਸੇਵਕੁਆਪਿਬਨਾਵੈਭਾਤੀ॥
ਨਾਨਕੁਜਨੁਤੁਮਰੀਸਰਣਾਈਹਰਿਰਾਖਹੁਲਾਜਭਗਾਤੀ॥੪॥੫॥ਧਨਾਸਰੀਮਹਲਾ੪
॥ਕਲਿਜੁਗਕਾਧਰਮੁਕਹਹੁਤੁਮਭਾਈਕਿਵਛੂਟਹਹਮਛੁਟਕਾਕੀ॥ਹਰਿਹਰਿ
ਜਪੁਬੇੜੀਹਰਿਤੁਲਹਾਹਰਿਜਪਿਓਤਰੈਤਰਾਕੀ॥੧॥ਹਰਿਜੀਲਾਜਰਖਹੁਹਰਿਜਨਕੀ
॥ਹਰਿਹਰਿਜਪਨੁਜਪਾਵਹੁਅਪਨਾਹਮਮਾਗੀਭਗਤਿਇਕਾਕੀ॥ਰਹਾਉ॥ਹਰਿਕੇਸੇਵ
ਕਸੇਹਰਿਪਿਆਰੇਜਿਨਜਪਿਓਹਰਿਬਚਨਾਕੀ॥ਲੇਖਾਚਿਤ੍ਰਗੁਪਤਿਜੋਲਿਖਿਆਸਭਛੂ
ਟੀਜਮਕੀਬਾਕੀ॥੨॥ਹਰਿਕੇਸੰਤਜਪਿਓਮਨਿਹਰਿਹਰਿਲਗਿਸੰਗਤਿਸਾਧਜਨਾਕੀ॥
ਦਿਨੀਅਰੁਸੂਰੁਤ੍ਰਿਸਨਾਅਗਨਿਬੁਝਾਨੀਸਿਵਚਰਿਓਚੰਦੁਚੰਦਾਕੀ॥੩॥ਤੁਮਵਡਪੁਰ
ਖਵਡਅਗਮਅਗੋਚਰਤੁਮਆਪੇਆਪਿਅਪਾਕੀ॥ਜਨਨਾਨਕਕਉਪ੍ਰਭਕਿਰਪਾਕੀ
ਜੈਕਰਿਦਾਸਨਿਦਾਸਦਸਾਕੀ॥੪॥੬॥ਧਨਾਸਰੀਮਹਲਾ੪

ਘਰੁ੫ ਦੁਪਦੇ॥ ੧ੴਸਤਿਗੁਰਪ੍ਰਸਾਦਿ॥

ਉਰਧਾਰਿਬੀਚਾਰਿਮੁਰਾਰਿਰਮੋਰਮੁਮਨਮੋਹਨਨਾਮੁਜਪੀਨੇ॥ਅਦ੍ਰਿਸਟੁਅਗੋਚਰੁਅਪਰ
ਰਸੁਆਮੀਗੁਰਿਪੂਰੈਪ੍ਰਗਟਕਰਿਦੀਨੇ॥੧॥ਰਾਮਪਾਰਸਚੰਦਨਹਮਕਾਸਟਲੋਸਟ॥ਹ
ਰਿਸੰਗਿਹਰੀਸਤਸੰਗੁਭਏਹਰਿਕੰਚਨੁਚੰਦਨੁਕੀਨੇ॥੧॥ਰਹਾਉ॥ਨਵਛਿਅਖਟੁਬੋ
ਲਹਿਮੁਖਆਗਰਮੇਰਾਹਰਿਪ੍ਰਭੁਇਵਨਪਤੀਨੇ॥ਜਨਨਾਨਕਹਰਿਹਿਰਦੈਸਦਧਿਆ
ਵਹੁਇਉਹਰਿਪ੍ਰਭੁਮੇਰਾਭੀਨੇ॥੨॥੧॥੭॥ਧਨਾਸਰੀਮਹਲਾ੪॥ ਗੁਨਕਹੁਹਰਿ
ਲਹੁਕਰਿਸੇਵਾਸਤਿਗੁਰਇਵਹਰਿਹਰਿਨਾਮੁਧਿਆਈ॥ਹਰਿਦਰਗਹਭਾਵਹਿਫਿਰਿ
ਜਨਮਿਨਆਵਹਿਹਰਿਹਰਿਹਰਿਜੋਤਿਸਮਾਈ॥੧॥ਜਪਿਮਨਨਾਮੁਹਰੀਹੋਹਿਸਰਬ

ਸੁਖੀ॥ਹਰਿਜਸੁਊਚਸਭਨਾਤੇਊਪਰਿਹਰਿਹਰਿਹਰਿਸੇਵਿਛਡਾਈ॥ਰਹਾਉ॥ਹਰਿਕ੍ਰਿਪਾ
ਨਿਧਿਕੀਨੀਗੁਰਿਭਗਤਿਹਰਿਦੀਨੀਤਬਹਰਿਸਿਉਪ੍ਰੀਤਿਬਨਿਆਈ॥ਬਹੁਚਿੰਤਵਿ
ਸਾਰੀਹਰਿਨਾਮੁਉਰਿਧਾਰੀਨਾਨਕਹਰਿਭਏਹੈਸਖਾਈ॥੨॥੨॥੮॥ਧਨਾਸਰੀਮਹਲਾ
੪ ॥ਹਰਿਪੜੁਹਰਿਲਿਖੁਹਰਿਜਪਿਹਰਿਗਾਉਹਰਿਭਉਜਲੁਪਾਰਿਉਤਾਰੀ॥ਮਨਿ
ਬਚਨਿਰਿਦੈਧਿਆਇਹਰਿਹੋਇਸੰਤੁਸਟੁਇਵਭਣੁਹਰਿਨਾਮੁਮੁਰਾਰੀ॥੧॥ਮਨਿਜਪੀ
ਐਹਰਿਜਗਦੀਸਾ॥ਮਿਲਿਸੰਗਤਿਸਾਧੂਮੀਤਾ॥ਸਦਾਅਨੰਦੁਹੋਵੈਦਿਨੁਰਾਤੀਹਰਿਕੀਰ
ਤਿਕਰਿਬਨਵਾਰੀ॥ਰਹਾਉ॥ਹਰਿਹਰਿਕਰੀਦ੍ਰਿਸਟਿਤਬਭਇਓਮਨਿਉਦਮੁਹਰਿਹ
ਰਿਨਾਮੁਜਪਿਓਗਤਿਭਈਹਮਾਰੀ॥ਜਨਨਾਨਕਕੀਪਤਿਰਾਖੁਮੇਰੇਸੁਆਮੀਹਰਿਆਇ
ਪਰਿਓਹੈਸਰਣਿਤੁਮਾਰੀ॥੨॥੩॥੯॥ਧਨਾਸਰੀਮਹਲਾ੪ ॥ਚਉਰਾਸੀਹਸਿ
ਧਬੁਧਤੇਤੀਸਕੋਟਿਮੁਨਿਜਨਸਭਿਚਾਹਹਿਹਰਿਜੀਉਤੇਰੋਨਾਉ॥ਗੁਰਪ੍ਰਸਾਦਿਕੋਵਿਰ
ਲਾਪਾਵੈਜਿਨਕਉਲਿਲਾਟਿਲਿਖਿਆਧੁਰਿਭਾਉ॥੧॥ਜਪਿਮਨਰਾਮੈਨਾਮੁਹਰਿਜ
ਸੁਊਤਮਕਾਮ॥ਜੋਗਾਵਹਿਸੁਣਹਿਤੇਰਾਜਸੁਸੁਆਮੀਹਉਤਿਨਕੈਸਦਬਲਿਹਾਰੈਜਾ
ਉ॥ਰਹਾਉ॥ਸਰਣਾਗਤਿਪ੍ਰਤਿਪਾਲਕਹਰਿਸੁਆਮੀਜੋਤੁਮਦੇਹੁਸੋਈਹਉਪਾਉ॥ਦੀ
ਨਦਇਆਲਕ੍ਰਿਪਾਕਰਿਦੀਜੈਨਾਨਕਹਰਿਸਿਮਰਣਕਾਹੈਚਾਉ॥੨॥੪॥੧੦॥ਧਨਾਸ
ਰੀਮਹਲਾ੪ ॥ਸੇਵਕਸਿਖਪੂਜਣਸਭਿਆਵਹਿਸਭਿਗਾਵਹਿਹਰਿਹਰਿਊ
ਤਮਬਾਨੀ॥ਗਾਵਿਆਸੁਣਿਆਤਿਨਕਾਹਰਿਥਾਇਪਾਵੈਜਿਨਸਤਿਗੁਰਕੀਆਗਿ
ਆਸਤਿਸਤਿਕਰਿਮਾਨੀ॥੧॥ਬੋਲਹੁਭਾਈਹਰਿਕੀਰਤਿਹਰਿਭਵਜਲਤੀਰਥਿ॥ਹ
ਰਿਦਰਿਤਿਨਕੀਊਤਮਬਾਤਹੈਸੰਤਹੁਹਰਿਕਥਾਜਿਨਜਨਹੁਜਾਨੀ॥ਰਹਾਉ॥ਆਪੇ
ਗੁਰੁਚੇਲਾਹੈਆਪੇਆਪੇਹਰਿਪ੍ਰਭੁਚੋਜਵਿਡਾਨੀ॥ਜਨਨਾਨਕਆਪਿਮਿਲਾਏਸੋਈ
ਹਰਿਮਿਲਸੀਅਵਰਸਭਤਿਆਗਿਓਹਾਹਰਿਭਾਨੀ॥੨॥੫॥੧੧॥ਧਨਾਸਰੀਮਹਲ
੪ ॥ਇਛਾਪੂਰਕੁਸਰਬਸੁਖਦਾਤਾਹਰਿਜਾਕੈਵਸਿਹੈਕਾਮਧੇਨਾ॥ਸੋਐਸਾਹਰਿਧਿ
ਆਈਐਮੇਰੇਜੀਅੜੇਤਾਸਰਬਸੁਖਪਾਵਹਿਮੇਰੇਮਨਾ॥੧॥ਜਪਿਮਨਸਤਿਨਾਮੁਸ
ਦਾਸਤਿਨਾਮੁ॥ਹਲਤਿਪਲਤਿਮੁਖਊਜਲਹੋਈਹੈਨਿਤਧਿਆਈਐਹਰਿਪੁਰਖੁਨਿਰੰ

ਜਨਾ॥ਰਹਾਉ॥ਜਨਹਰਿਸਿਮਰਨੁਭਾਇਆਤਉਪਾਇਗਤੁਕੀਨੀਵਡਭਾਗੀਹਰਿਜ
ਪਨਾ॥ਜਨਨਾਨਕਕਉਗੁਰਿਇਹਮਤਿਦੀਨੀਜਪਿਹਰਿਭਵਜਲੁਤਰਨਾ॥੨॥੬॥੧
੨॥ਧਨਾਸਰੀਮਹਲਾ੪ ॥ਮੇਰੇਸਾਹਾਮੈਹਰਿਦਰਸਨਸੁਖੁਹੋਇ॥ਹਮਰੀਬੇਦਨਿ
ਤੂਜਾਨਤਾਸਾਹਾਅਵਰੁਕਿਆਜਾਣੈਕੋਇ॥ਰਹਾਉ॥ਸਾਚਾਸਾਹਿਬੁਸਚੁਤੂਮੇਰੇਸਾਹਾਤੇ
ਰਾਕੀਆਸਚੁਸਭੁਹੋਇ॥ਝੂਠਾਕਿਸਕਉਆਖੀਐਸਾਹਾਦੂਜਾਨਾਹੀਕੋਇ॥੧॥ਸਭ
ਨਾਵਿਚਿਤੂਵਰਤਦਾਸਾਹਾਸਭਿਤੁਝਹਿਧਿਆਵਹਿਦਿਨੁਰਾਤਿ॥ਸਭਿਤੁਝਹੀਥਾਵ
ਹੁਮੰਗਦੇਮੇਰੇਸਾਹਾਤੂਸਭਨਾਕਉਦੇਹਿਇਕਦਾਤਿ॥੨॥ਸਭੁਕੋਤੁਝਹੀਵਿਚਿਹੈਮੇਰੇਸ
ਹਾਤੁਝਤੇਬਾਹਰਿਕੋਈਨਾਹਿ॥ਸਭਿਜੀਅਤੇਰੇਤੂਸਭਸਦਾਮੇਰੇਸਾਹਾਸਭਿਤੁਝਹੀਮ
ਹਿਸਮਾਹਿ॥੩॥ਸਭਨਾਕੀਤੂਆਸਹੈਮੇਰੇਪਿਆਰੇਸਭਿਤੁਝਹਿਧਿਆਵਹਿਮੇਰੇਸਾ
ਹ॥ਜਿਉਭਾਵੈਤਿਉਰਖੁਤੂਮੇਰੇਪਿਆਰੇਸਚੁਨਾਨਕਕੇਪਾਤਿਸਾਹ॥੪॥੭॥੧੩॥

ਧਨਾਸਰੀਮਹਲਾ੫ ਘਰੁ੧ ਚਉਪਦੇ॥ ੴਸਤਿਗੁਰਪ੍ਰਸਾਦਿ॥
ਭਵਖੰਡਨਦੁਖਭੰਜਨਸ੍ਵਾਮੀਭਗਤਿਵਛਲਨਿਰੰਕਾਰੇ॥ਕੋਟਿਪਰਾਧਮਿਟੇਖਿਨਭੀਤ
ਰਿਜਾਂਗੁਰਮੁਖਿਨਾਮੁਸਮਾਰੇ॥੧॥ਮੇਰਾਮਨੁਲਾਗਾਹੈਰਾਮਪਿਆਰੇ॥ਦੀਨਦਇਆਲਿ
ਕਰੀਪ੍ਰਭਿਕਿਰਪਾਵਸਿਕੀਨੇਪੰਚਦੂਤਾਰੇ॥੧॥ਰਹਾਉ॥ਤੇਰਾਥਾਨੁਸੁਹਾਵਾਰੂਪੁਸੁਹਾਵ
ਤੇਰੇਭਗਤਸੋਹਹਿਦਰਬਾਰੇ॥ਸਰਬਜੀਆਕੇਦਾਤੇਸੁਆਮੀਕਰਿਕਿਰਪਾਲੇਹੁਉਬ
ਰੇ॥੨॥ਤੇਰਾਵਰਨੁਨਜਾਪੈਰੂਪੁਨਲਖੀਐਤੇਰੀਕੁਦਰਤਿਕਉਨੁਬੀਚਾਰੇ॥ਜਲਿਥ
ਲਿਮਹੀਅਲਿਰਵਿਆਸ੍ਰਬਠਾਈਅਗਮਰੂਪਗਿਰਧਾਰੇ॥੩॥ਕੀਰਤਿਕਰਹਿ
ਸਗਲਜਨਤੇਰੀਤੂਅਬਿਨਾਸੀਪੁਰਖੁਮੁਰਾਰੇ॥ਜਿਉਭਾਵੈਤਿਉਰਾਖਹੁਸੁਆਮੀਜਨਨਾ
ਨਕਸਰਣਿਦੁਆਰੇ॥੪॥੧॥ਧਨਾਸਰੀਮਹਲਾ੫ ॥ਬਿਨੁਜਲਪ੍ਰਾਨਤਜੇਹੈਮੀ
ਨਾਜਿਨਿਜਲਸਿਉਹੇਤੁਬਢਾਇਓ॥ਕਮਲਹੇਤਿਬਿਨਸਿਓਹੈਭਵਰਾਉਨਿਮਾ
ਰਗੁਨਿਕਸਿਨਪਾਇਓ॥੧॥ਅਬਮਨਏਕਸਸਿਉਮੋਹੁਕੀਨਾ॥ਮਰੈਨਜਾਵੈਸਦਹੀ
ਸੰਗੇਸਤਿਗੁਰਸਬਦੀਚੀਨਾ॥੧॥ਰਹਾਉ॥ਕਾਮਹੇਤਿਕੁੰਚਰੁਲੈਫਾਕਿਓਓਹੁਪਰਵ

ਸਿਭਇਓਬਿਚਾਰਾ॥ਨਾਦਹੇਤਿਸਿਰੁਡਾਰਿਓਕੁਰੰਕਾਉਸਹੀਹੇਤਬਿਦਾਰਾ॥੨॥ਦੇਖਿ ੩੪੨
ਕੁਟੰਬੁਲੋਭਿਮੋਹਿਓਪ੍ਰਾਨੀਮਾਇਆਕਉਲਪਟਾਨਾ॥ਅਤਿਰਚਿਓਕਰਿਲੀਨੋਅਪੁਨ
ਾਉਨਿਛੋਡਿਸਰਾਪਰਜਾਨਾ॥੩॥ਬਿਨੁਗੋਬਿੰਦਅਵਰਸੰਗਿਨੇਹਾਓਹੁਜਾਣਹੁਸਦਾਦੁਹੇ
ਲਾ॥ਕਹੁਨਾਨਕਗੁਰਿਇਹੈਬੁਝਾਇਓਪ੍ਰੀਤਿਪ੍ਰਭੂਸਦਕੇਲਾ॥੪॥੨॥ਧਨਾਸਰੀ
ਮਃ੫ ॥ਕਰਿਕਿਰਪਾਦੀਓਮੋਹਿਨਾਮਾਬੰਧਨਤੇਛੁਟਕਾਏ॥ਮਨਤੇਬਿਸਰਿ
ਓਸਗਲੋਧੰਧਾਗੁਰਕੀਚਰਣੀਲਾਏ॥੧॥ਸਾਧਸੰਗਿਚਿੰਤਬਿਰਾਨੀਛਾਡੀ॥ਅਹੰਬੁ
ਧਿਮੋਹਮਨਬਾਸਨਦੇਕਰਿਗਡਹਾਗਾਡੀ॥੧॥ਰਹਾਉ॥ਨਾਕੋਮੇਰਾਦੁਸਮਨੁਰਹਿਆਨਾ
ਹਮਕਿਸਕੇਬੈਰਾਈ॥ਬ੍ਰਹਮੁਪਸਾਰੁਪਸਾਰਿਓਭੀਤਰਿਸਤਿਗੁਰਤੇਸੋਝੀਪਾਈ॥੨॥ਸ
ਭੁਕੋਮੀਤੁਹਮਆਪਨਕੀਨਾਹਮਸਭਨਾਕੇਸਾਜਨ॥ਦੂਰਿਪਰਾਇਓਮਨਕਾਬਿਰਹਾਤਾ
ਮੇਲੁਕੀਓਮੇਰੈਰਾਜਨ॥੩॥ਬਿਨਸਿਓਢੀਠਾਅੰਮ੍ਰਿਤੁਵੂਠਾਸਬਦੁਲਗੋਗੁਰਮੀਠਾ॥
ਜਲਿਥਲਿਮਹੀਅਲਿਸਰਬਨਿਵਾਸੀਨਾਨਕਰਮਈਆਡੀਠਾ॥੪॥੩॥ਧਨਾਸਰੀ
ਮਃ੫ ॥ਜਬਤੇਦਰਸਨਭੇਟੇਸਾਧੂਭਲੇਦਿਨਸਓਇਆਏ॥ਮਹਾਅਨੰਦੁ
ਸਦਾਕਰਿਕੀਰਤਨੁਪੁਰਖਬਿਧਾਤਾਪਾਏ॥੧॥ਅਬਮੋਹਿਰਾਮਜਸੋਮਨਿਗਾਇਓ॥
ਭਇਓਪ੍ਰਗਾਸੁਸਦਾਸੁਖੁਮਨਮਹਿਸਤਿਗੁਰੁਪੂਰਾਪਾਇਓ॥੧॥ਰਹਾਉ॥ਗੁਣਨਿ
ਧਾਨੁਰਿਦਭੀਤਰਿਵਸਿਆਤਾਦੂਖੁਭਰਮੁਭਉਭਾਗਾ॥ਭਈਪਰਾਪਤਿਵਸਤੁਅਗੋ
ਚਰਰਾਮਨਾਮਿਰੰਗੁਲਾਗਾ॥੨॥ਚਿੰਤਅਚਿੰਤਾਸੋਚਅਸੋਚਾਸੋਗੁਲੋਭੁਮੋਹੁਥਾ
ਕਾ॥ਹਉਮੈਰੋਗਮਿਟੇਕਿਰਪਾਤੇਜਮਤੇਭਏਬਿਬਾਕਾ॥੩॥ਗੁਰਕੀਟਹਲਗੁਰੂਕੀ
ਸੇਵਾਗੁਰਕੀਆਗਿਆਭਾਣੀ॥ਕਹੁਨਾਨਕਜਿਨਿਜਮਤੇਕਾਢੇਤਿਸੁਗੁਰਕੈਕੁਰਬ
ਾਨੀ॥੪॥੪॥ਧਨਾਸਰੀਮਹਲਾ੫ ॥ਜਿਸਕਾਤਨੁਮਨੁਧਨੁਸਭੁਤਿਸਕਾਸੋਈ
ਸੁਘੜੁਸੁਜਾਨੀ॥ਤਿਨਹੀਸੁਣਿਆਦੁਖੁਸੁਖੁਮੇਰਾਤਉਬਿਧਿਨੀਕੀਖਟਾਨੀ॥੧॥
ਜੀਅਕੀਏਕੈਹੀਪਹਿਮਾਨੀ॥ਅਵਰਿਜਤਨਕਰਿਰਹੇਬਹੁਤੇਰੇਤਿਨਤਿਲੁਨਹੀਕੀਮਤਿਜਾ
ਨੀ॥ ॥ਰਹਾਉ॥ਅੰਮ੍ਰਿਤਨਾਮੁਨਿਰਮੋਲਕੁਹੀਰਾਗੁਰਿਦੀਨੋਮੰਤਾਨੀ॥ਡਿਗੈਨਡੋਲੈਦ੍ਰਿ
ੜੁਕਰਿਰਹਿਓਪੂਰਨਹੋਇਤ੍ਰਿਪਤਾਨੀ॥੨॥ਓਇਜੁਬੀਚਹਮਤੁਮਕਛੁਹੋਤੇ

ਤਿਨਕੀਬਾਤਬਿਲਾਨੀ॥ਅਬਿਕਾਰੀਮਾਲਿਬੇਲੀਹੋਈਹੈਤਾਤੇਕਨਿਕਦਖਾਨੀ॥
੩॥ਪ੍ਰਗਟਿਓਜੋਤਿਸਹਜਸੁਖਸੋਭਾਬਾਜੇਅਨਹਤਬਾਨੀ॥ਕਹੁਨਾਨਕਨਿਹਚਲਘ
ਰੁਬਾਧਿਓਗੁਰਿਕੀਓਬੰਧਾਨੀ॥੪॥੫॥ਧਨਾਸਰੀਮਹਲਾ੫ ॥ਵਡੇਵਡੇ
ਜਨਅਰਭੂਮਨਤਾਕੀਤ੍ਰਿਸਨਨਬੂਝੀ॥ਲਪਟਿਰਹੇਮਾਇਆਰੰਗਮਾਤੇਲੋਚਨ
ਕਛੂਨਸੂਝੀ॥੧॥ਬਿਖਿਆਮਹਿਕਿਨਹੀਤ੍ਰਿਪਤਿਨਪਾਈ॥ਜਿਉਪਾਵਕੁਈਧਨਿ
ਨਹੀਧ੍ਰਾਪੈਬਿਨੁਹਰਿਕਹਾਅਘਾਈ॥ਰਹਾਉ॥ਦਿਨੁਦਿਨੁਕਰਤਭੋਜਨਬਹੁਬਿੰਜ
ਨਤਾਕੀਮਿਟੈਨਭੂਖਾ॥ਉਦਮੁਕਰੈਸੁਆਨਕੀਨਿਆਈਚਾਰੇਕੁੰਟਾਘੋਖਾ॥੨॥ਕਾ
ਮਵੰਤਕਾਮੀਬਹੁਨਾਰੀਪਰਗ੍ਰਿਹਜੋਹਨਚੂਕੈ॥ਦਿਨਪ੍ਰਤਿਕਰੈਕਰੈਪਛੁਤਾਪੈਸੋਗ
ਲੋਭਮਹਿਸੂਕੈ॥੩॥ਹਰਿਹਰਿਨਾਮੁਅਪਾਰਅਮੋਲਾਅੰਮ੍ਰਿਤੁਏਕੁਨਿਧਾਨਾ॥
ਸੂਖੁਸਹਜੁਆਨੰਦੁਸੰਤਨਕੈਨਾਨਕਗੁਰਤੇਜਾਨਾ॥੪॥੬॥ਧਨਾਸਰੀਮਹਲਾ੫
॥ਲਵੈਨਲਾਗਨਕਉਹੈਕਛੂਐਜਾਕਉਫਿਰਿਇਹੁਧਾਵੈ॥ਜਾਕਉਗੁ
ਰਿਦੀਨੋਇਹੁਅੰਮ੍ਰਿਤੁਤਿਸਹੀਕਉਬਨਿਆਵੈ॥੧॥ਜਾਕਉਆਇਓਏਕੁਰ
ਸਾ॥ਖਾਨਪਾਨਆਨਨਹੀਖੁਧਿਆਤਾਕੈਚਿਤਿਨਬਸਾ॥ਰਹਾਉ॥ਮਉਲਿਓਮ
ਨੁਤਨੁਹੋਇਓਹਰਿਆਏਕਬੂੰਦਜਿਨਿਪਾਈ॥ਬਰਨਿਨਸਾਕਉਉਸਤਤਿਤਾਕੀ
ਕੀਮਤਿਕਹਣੁਨਜਾਈ॥੨॥ਘਾਲਨਮਿਲਿਓਸੇਵਨਮਿਲਿਓਮਿਲਿਓਆ
ਇਅਚਿੰਤਾ॥ਜਾਕਉਦਇਆਕਰੀਮੇਰੈਠਾਕੁਰਿਤਿਨਿਗੁਰਹਿਕਮਾਨੋਮੰਤਾ॥੩॥
ਦੀਨਦਇਆਲਸਦਾਕਿਰਪਾਲਾਸਰਬਜੀਆਪ੍ਰਤਿਪਾਲਾ॥ਓਤਿਪੋਤਿਨਾਨਕਸੰ
ਗਿਰਵਿਆਜਿਉਮਾਤਾਬਾਲਗੋਪਾਲਾ॥੪॥੭॥ਧਨਾਸਰੀਮਹਲਾ੫
ਬਾਰਿਜਾਉਗੁਰਅਪੁਨੇਊਪਰਿਜਿਨਿਹਰਿਹਰਿਨਾਮੁਦ੍ਰਿੜਾਯਾ॥ਮਹਾਉਦਿਆ
ਨਅੰਧਕਾਰਮਹਿਜਿਨਿਸੀਧਾਮਾਰਗੁਦਿਖਾਯਾ॥੧॥ਹਮਰੇਪ੍ਰਾਨਗੁਪਾਲ
ਗੋਬਿੰਦ॥ਈਹਾਊਹਾਸਰਬਥੋਕਕੀਜਿਸਹਿਹਮਾਰੀਚਿੰਦ॥੧॥ਰਹਾਉ॥
ਜਾਕੈਸਿਮਰਨਿਸਰਬਨਿਧਾਨਾਮਾਨਮਹਤੁਪਤਿਪੂਰੀ॥ਨਾਮੁਲੈਤਕੋਟਿਅਘ
ਨਾਸੇਭਗਤਬਾਛਹਿਸਭਿਧੂਰੀ॥੨॥ਸਰਬਮਨੋਰਥਜੇਕੋਚਾਹੈਸੇਵੈਏਕੁਨਿ

ਧਾਨਾ॥ਪਾਰਬ੍ਰਹਮਅਪਰੰਪਰਸੁਆਮੀਸਿਮਰਤਪਾਰਪਰਾਨਾ॥੩॥ਸੀਤਲਸਾਂਤਿਮਹਾਸੁ ੩੪੩
ਖੁਪਾਇਆਸੰਤਸੰਗਿਰਹਿਓਓਲ੍ਹਾ॥ਹਰਿਧਨੁਸੰਚਨੁਹਰਿਨਾਮੁਭੋਜਨੁਇਹੁਨਾਨਕਕੀਨੋਚੋ
ਲ੍ਹਾ॥੪॥੮॥ਧਨਾਸਰੀਮਹਲਾ੫ ॥ਜਿਹਕਰਣੀਹੋਵਹਿਸਰਮਿੰਦਾਇਹਾਕਮਾਨੀ
ਰੀਤਿ॥ਸੰਤਕੀਨਿੰਦਾਸਾਕਤਕੀਪੂਜਾਐਸੀਦ੍ਰਿੜ੍ਹੀਬਿਪਰੀਤਿ॥੧॥ਮਾਇਆਮੋਹਭੂਲੋ
ਅਵਰੈਹੀਤ॥ਹਰਿਚੰਦਉਰੀਬਨਹਰਪਾਤਰਚਿਓਇਹੈਤੁਹਾਰੋਬੀਤ॥੧॥ਰਹਾਉ॥ਚੰਦਨਲੇਪ
ਹੋਤਦੇਹਕਉਸੁਖੁਗਰਧਭਭਸਮਸੰਗੀਤਿ॥ਅੰਮ੍ਰਿਤਸੰਗਿਨਾਹਿਰੁਚਆਵਤਬਿਖੈਠ
ਗਉਰੀਪ੍ਰੀਤਿ॥੨॥ਉਤਮਸੰਤਭਲੇਸੰਜੋਗੀਇਸੁਜੁਗਮਹਿਪਵਿਤਪੁਨੀਤ॥ਜਾਤਅ
ਕਾਰਥਜਨਮੁਪਦਾਰਥਕਾਚਬਾਦਰੈਜੀਤ॥੩॥ਜਨਮਜਨਮਕੇਕਿਲਵਿਖਦੁਖਭਾਗੇ
ਗੁਰਿਗਿਆਨਅੰਜਨੁਨੇਤ੍ਰਦੀਤ॥ਸਾਧਸੰਗਿਇਨਦੁਖਤੇਨਿਕਸਿਓਨਾਨਕਏਕਪਰੀਤ
॥੪॥੯॥ਧਨਾਸਰੀਮਹਲਾ੫ ॥ਪਾਨੀਪਖਾਪੀਸਉਸੰਤਆਗੈਗੁਣਗੋਬਿੰਦ
ਜਸੁਗਾਈ॥ਸਾਸਿਸਾਸਿਮਨੁਨਾਮੁਸਮਾਰੈਇਹੁਬਿਸ੍ਰਾਮਨਿਧਿਪਾਈ॥੧॥ਤੁਮਕਰਹੁਦਇ
ਆਮੇਰੇਸਾਈ॥ਐਸੀਮਤਿਦੀਜੈਮੇਰੇਠਾਕੁਰਸਦਾਸਦਾਤੁਧੁਧਿਆਈ॥੧॥ਰਹਾਉ॥
ਤੁਮ੍ਹਰੀਕ੍ਰਿਪਾਤੇਮੋਹੁਮਾਨੁਛੂਟੈਬਿਨਸਿਜਾਇਭਰਮਾਈ॥ਅਨਦਰੂਪੁਰਵਿਓਸਭਮਧੇ
ਜਤਕਤਪੇਖਉਜਾਈ॥੨॥ਤੁਮ੍ਹਦਇਆਲਕਿਰਪਾਲਕ੍ਰਿਪਾਨਿਧਿਪਤਿਤਪਾਵਨ
ਗੋਸਾਈ॥ਕੋਟਿਸੂਖਆਨੰਦਰਾਜਪਾਏਮੁਖਤੇਨਿਮਖਬੁਲਾਈ॥੩॥ਜਾਪਤਾਪਭਗਤਿ
ਸਾਪੂਰੀਜੋਪ੍ਰਭਕੈਮਨਿਭਾਈ॥ਨਾਮੁਜਪਤਤ੍ਰਿਸਨਾਸਭਬੁਝੀਹੈਨਾਨਕਤ੍ਰਿਪਤਿਅਘਾ
ਈ॥੪॥੧੦॥ਧਨਾਸਰੀਮਹਲਾ੫ ॥ਜਿਨਿਕੀਨੋਵਸਿਅਪੁਨੈਤ੍ਰੈਗੁਣਭਵਣ
ਚਤੁਰਸੰਸਾਰਾ॥ਜਗਇਸਨਾਨਤਾਪਥਾਨਖੰਡੇਕਿਆਇਹੁਜੰਤੁਵਿਚਾਰਾ॥੧॥ਪ੍ਰ
ਭਕੀਓਟਗਹੀਤਉਛੂਟੋ॥ਸਾਧਪ੍ਰਸਾਦਿਹਰਿਹਰਿਹਰਿਗਾਏਬਿਖੈਬਿਆਧਿਤਬਹੂ
ਟੋ॥੧॥ਰਹਾਉ॥ਨਹਸੁਣੀਐਨਹਮੁਖਤੇਬਕੀਐਨਹਮੋਹੈਉਹਡੀਠੀ॥ਐਸੀਠ
ਗਉਰੀਪਾਇਭੁਲਾਵੈਮਨਿਸਭਕੈਲਾਗੈਮੀਠੀ॥੨॥ਮਾਇਬਾਪਪੂਤਹਿਤਭ੍ਰਾਤਾ
ਉਨਿਘਰਿਘਰਿਮੇਲਿਓਦੂਆ॥ਕਿਸਹੀਵਾਧਿਘਾਟਿਕਿਸਹੀਪਹਿਸਗਲੇਲਰਿਲ
ਰਿਮੂਆ॥੩॥ਹਉਬਲਿਹਾਰੀਸਤਿਗੁਰਅਪੁਨੇਜਿਨਿਇਹੁਚਲਤੁਦਿਖਾਇਆ॥ਗੂੜੀ

ਭਾਹਿਜਲੈਸੰਸਾਰਭਗਤਨਬਿਆਪੈਮਾਇਆ॥੪॥ਸੰਤਪ੍ਰਸਾਦਿਮਹਾਸੁਖੁਪਾਇਆ॥ਆਸਾ
ਲੋਭਬੰਧਨਕਾਟੇ॥ਹਰਿਹਰਿਨਾਮੁਨਾਨਕਧਨੁਪਾਇਆ॥ਅਪੁਨੈਪ੍ਰਭਿਲੋਆਇਆਖਵੈ
॥੫॥੧੧॥ਧਨਾਸਰੀਮਹਲਾ੫ ॥ਤੁਮਦਾਤੇਠਾਕੁਰਪ੍ਰਤਿਪਾਲਕਨਾਇਕਖਸਮ
ਹਮਾਰੇ॥ਨਿਮਖਨਿਮਖਤੁਮਹੀਪ੍ਰਤਿਪਾਲਹੁਹਮਬਾਰਿਕਤੁਮਰੇਧਾਰੇ॥੧॥ਜਿਹਵਾਏ
ਕਕਵਨਗੁਨਕਹੀਐ॥ਬੇਸੁਮਾਰਬੇਅੰਤਸੁਆਮੀਤੇਰੋਅੰਤੁਨਕਿਨਹੀਲਹੀਐ॥
੧॥ਰਹਾਉ॥ਕੋਟਿਪਰਾਧਹਮਾਰੇਖੰਡਹੁਅਨਿਕਬਿਧੀਸਮਝਾਵਹੁ॥ਹਮਅਗਿਆ
ਨਅਲਪਮਤਿਥੋਰੀਤੁਮਆਪਨਬਿਰਦੁਰਖਾਵਹੁ॥੨॥ਤੁਮਰੀਸਰਣਿਤੁਮਾਰੀਆ
ਸਾਤੁਮਹੀਸਜਨਸੁਹੇਲੇ॥ਰਾਖਹੁਰਾਖਨਹਾਰਦਇਆਲਾਨਾਨਕਘਰਕੇਗੋਲੇ॥
੩॥੧੨॥ਧਨਾਸਰੀਮਹਲਾ੫ ॥ਪੂਜਾਵਰਤਤਿਲਕਇਸਨਾਨਾਪੁੰਨਦਾਨਬ
ਹੁਦੈਨ॥ਕਹੂੰਨਭੀਜੈਸੰਜਮਸੁਆਮੀਬੋਲਹਿਮੀਠੇਬੈਨ॥੧॥ਪ੍ਰਭਜੀਕੋਨਾਮੁਜਪਤ
ਮਨਚੈਨ॥ਬਹੁਪ੍ਰਕਾਰਖੋਜਹਿਸਭਿਤਾਕਉਬਿਖਮੁਨਜਾਈਲੈਨ॥੧॥ਰਹਾਉ॥ਜਾ
ਪਤਾਪਭ੍ਰਮਨਬਸੁਧਾਕਰਿਉਰਧਤਾਪਲੈਗੈਨ॥ਇਹਬਿਧਿਨਹਪਤੀਆਨੋਠਾਕੁਰਜੋ
ਗਜੁਗਤਿਕਰਿਜੈਨ॥੨॥ਅੰਮ੍ਰਿਤਨਾਮੁਨਿਰਮੋਲਕੁਹਰਿਜਸੁਤਿਨਿਪਾਇਓਜਿਸੁ
ਕਿਰਪੈਨ॥ਸਾਧਸੰਗਿਰੰਗਿਪ੍ਰਭਭੇਟੇਨਾਨਕਸੁਖਿਜਨਰੈਨ॥੩॥੧੩॥ਧਨਾਸਰੀਮ
ਹਲਾ੫ ॥ਬੰਧਨਤੇਛੁਟਕਾਵੈਪ੍ਰਭੂਮਿਲਾਵੈਹਰਿਹਰਿਨਾਮੁਸੁਨਾਵੈ॥ਅਸਥਿ
ਰੁਕਰੈਨਿਹਚਲੁਇਹੁਮਨੂਆਬਹੁਰਿਨਕਤਹੂਧਾਵੈ॥੧॥ਹੈਕੋਊਐਸੋਹਮਰਾਮੀਤੁ
॥ਸਗਲਸਮਗ੍ਰੀਜੀਉਹੀਉਦੇਉਅਰਪਉਅਪਨੋਚੀਤੁ॥੧॥ਰਹਾਉ॥ਪਰਧਨਪ
ਰਤਨਪਰਕੀਨਿੰਦਾਇਨਸਿਉਪ੍ਰੀਤਿਨਲਾਗੈ॥ਸੰਤਹਸੰਗੁਸੰਤਸੰਭਾਖਨੁਹਰਿਕੀ
ਰਤਨਿਮਨੁਜਾਗੈ॥੨॥ਗੁਣਨਿਧਾਨਦਇਆਲਪੁਰਖਪ੍ਰਭਸਰਬਸੂਖਦਇਆ
ਲਾ॥ਮਾਗੈਦਾਨੁਨਾਮੁਤੇਰੋਨਾਨਕਜਿਉਮਾਤਾਬਾਲਗੁਪਾਲਾ॥੩॥੧੪॥ਧਨਾਸਰੀ
ਮਹਲਾ੫ ॥ਹਰਿਹਰਿਲੀਨੇਸੰਤਉਬਾਰਿ॥ਹਰਿਕੇਦਾਸਕੀਚਿਤਵੈਬੁਰਿਆਈ
ਤਿਸਹੀਕਉਫਿਰਿਮਾਰਿ॥੧॥ਰਹਾਉ॥ਜਨਕਾਆਪਿਸਹਾਈਹੋਆਨਿੰਦਕਭਾ
ਗੇਹਾਰਿ॥ਭ੍ਰਮਤਭ੍ਰਮਤਊਹਾਂਹੀਮੂਏਬਾਹੁੜਿਗ੍ਰਿਹਿਨਮੰਝਾਰਿ॥੧॥ਨਾਨਕਸਰਣਿਪਰਿਓਦੁਖਭੰ

ਜਨਗੁਨਗਾਵੈਸਦਾਅਪਾਰਿ॥ਨਿੰਦਕਕਾਮੁਖੁਕਾਲਾਹੋਆਦੀਨਦੁਨੀਆਕੈਦਰਬਾਰਿ॥
੨॥੧੫॥ਧਨਾਸਰੀਮਹਲਾ੫ ॥ਅਬਹਰਿਰਾਖਨਹਾਰੁਚਿਤਾਰਿਆ॥ਪਤਿਤ
ਪੁਨੀਤਕੀਏਖਿਨਭੀਤਰਿਸਗਲਾਰੋਗੁਬਿਦਾਰਿਆ॥੧॥ਰਹਾਉ॥ਗੋਸਟਿਭਈਸਾਧ
ਕੈਸੰਗਮਿਕਾਮਕ੍ਰੋਧੁਲੋਭੁਮਾਰਿਆ॥ਸਿਮਰਿਸਿਮਰਿਪੂਰਨਨਾਰਾਇਨਸੰਗੀਸਗਲੇ
ਤਾਰਿਆ॥੧॥ਅਉਖਧਮੰਤ੍ਰਮੂਲਮਨਏਕੈਮਨਿਬਿਸ੍ਵਾਸੁਪ੍ਰਭਧਾਰਿਆ॥ਚਰਨਰੇਨ
ਬਾਂਛੈਨਿਤਨਾਨਕੁਪੁਨਹਪੁਨਹਬਲਿਹਾਰਿਆ॥੨॥੧੬॥ਧਨਾਸਰੀਮਹਲਾ੫
॥ਮੇਰਾਲਾਗੋਰਾਮਸਿਉਹੇਤੁ॥ਸਤਿਗੁਰੁਮੇਰਾਸਦਾਸਹਾਈਜਿਨਿਦੁਖਕਾਕਾ
ਟਿਆਕੇਤੁ॥੧॥ਰਹਾਉ॥ਹਾਥਦੇਇਰਾਖਿਓਅਪੁਨਾਕਰਿਬਿਰਥਾਸਗਲਮਿ
ਟਾਈ॥ਨਿੰਦਕਕੇਮੁਖਕਾਲੇਕੀਨੇਜਨਕਾਆਪਿਸਹਾਈ॥੧॥ਸਾਚਾਸਾਹਿਬੁਹੋਆਰ
ਖਵਾਲਾਰਾਖਿਲੀਏਕੰਠਿਲਾਇ॥ਨਿਰਭਉਭਏਸਦਾਸੁਖਮਾਣੇਨਾਨਕਹਰਿਗੁਣ
ਗਾਇ॥੨॥੧੭॥ਧਨਾਸਰੀਮਹਲਾ੫ ॥ਅਉਖਧੁਤੇਰੋਨਾਮੁਦਇਆਲ॥
ਮੋਹਿਆਤੁਰਤੇਰੀਗਤਿਨਹੀਜਾਨੀਤੂੰਆਪਿਕਰਹਿਪ੍ਰਤਿਪਾਲ॥੧॥ਰਹਾਉ॥ਧਾਰਿ
ਅਨੁਗ੍ਰਹੁਸੁਆਮੀਮੇਰੇਦੁਤੀਆਭਾਉਨਿਵਾਰਿ॥ਬੰਧਨਕਾਟਿਲੇਹੁਅਪੁਨੇਕਰਿ
ਕਬਹੂਨਆਵਹਹਾਰਿ॥੧॥ਤੇਰੀਸਰਨਿਪਇਆਹਉਜੀਵਾਂਤੂੰਸੰਮ੍ਰਥੁਪੁਰਖੁਮਿਹਰ
ਵਾਨੁ॥ਆਠਪਹਰਪ੍ਰਭਕਉਆਰਾਧੀਨਾਨਕਸਦਕੁਰਬਾਨੁ॥੨॥੧੮॥

ਰਾਗੁਧਨਾਸਰੀਮਹਲਾ੫ ੴਸਤਿਗੁਰਪ੍ਰਸਾਦਿ॥

ਹਾਹਾਪ੍ਰਭਰਾਖਿਲੇਹੁ॥ਹਮਤੇਕਿਛੂਨਹੋਇਮੇਰੇਸ੍ਵਾਮੀਕਰਿਕਿਰਪਾਅਪੁਨਾਨਾਮੁਦੇਹੁ॥
੧॥ਰਹਾਉ॥ਅਗਨਿਕੁਟੰਬਸਾਗਰਸੰਸਾਰ॥ਭਰਮਮੋਹਅਗਿਆਨਅੰਧਾਰ॥੧॥ਊ
ਚਨੀਚਸੂਖਦੂਖ॥ਧ੍ਰਾਪਸਿਨਾਹੀਤ੍ਰਿਸਨਾਭੂਖ॥੨॥ਮਨਿਬਾਸਨਾਰਚਿਬਿਖੈਬਿਆ
ਧਿ॥ਪੰਚਦੂਤਸੰਗਿਮਹਾਅਸਾਧ॥੩॥ਜੀਅਜਹਾਨੁਪ੍ਰਾਨਧਨੁਤੇਰਾ॥ਨਾਨਕਜਾਨੁ
ਸਦਾਹਰਿਨੇਰਾ॥੪॥੧॥੧੯॥ਧਨਾਸਰੀਮਹਲਾ੫ ॥ਦੀਨਦਰਦਨਿਵਾਰਿਠਾ
ਕੁਰਰਾਖੈਜਨਕੀਆਪਿ॥ਤਰਣਤਾਰਣਹਰਿਨਿਧਿਦੂਖੁਨਸਕੈਬਿਆਪਿ॥੧॥

ਸਾਧੂਸੰਗਿਭਜੁਪੁਰਖੁਪਾਲਾ॥ਆਨਸੰਜਮਕਿਛੁਨਸੂਝੈਇਹਜਤਨਕਾਟਿਕਲਿਕਾ
ਲਿ॥ਰਹਾਉ॥ਆਦਿਅੰਤਿਦਇਆਲਪੂਰਨਤਿਸੁਬਿਨਾਨਹੀਕੋਇ॥ਜਨਮਮਰਣ
ਨਿਵਾਰਿਹਰਿਜਪਿਸਿਮਰਿਸੁਆਮੀਸੋਇ॥੨॥ਬੇਦਸਿੰਮ੍ਰਿਤਿਕਥੈਸਾਸਤਭਗਤਕ
ਰਹਿਬੀਚਾਰੁ॥ਮੁਕਤਿਪਾਈਐਸਾਧਸੰਗਤਿਬਿਨਸਿਜਾਇਅੰਧਾਰੁ॥੩॥ਚਰਨ
ਕਮਲਅਧਾਰੁਜਨਕਾਰਾਸਿਪੂੰਜੀਏਕ॥ਤਾਣੁਮਾਣੁਦੀਬਾਣੁਸਾਚਾਨਾਨਕਕੀਪ੍ਰਭਟੇ
ਕ॥੪॥੨॥੨੦॥ਧਨਾਸਰੀਮਹਲਾ੫ ॥ਫਿਰਤਫਿਰਤਭੇਟੇਜਨਸਾਧੂਪੂਰੈ
ਗੁਰਿਸਮਝਾਇਆ॥ਆਨਸਗਲਬਿਧਿਕਾਂਮਿਨਆਵੈਹਰਿਹਰਿਨਾਮੁਧਿਆਇ
ਆ॥੧॥ਤਾਤੇਮੋਹਿਧਾਰੀਓਟਗੋਪਾਲ॥ਸਰਨਿਪਰਿਓਪੂਰਨਪਰਮੇਸੁਰਬਿਨਸੇ
ਸਗਲਜੰਜਾਲ॥ਰਹਾਉ॥ਸੁਰਗਮਿਰਤਪਇਆਲਭੂਮੰਡਲਸਗਲਬਿਆ
ਪੇਮਾਇ॥ਜੀਅਉਧਾਰਨਸਭਕੁਲਤਾਰਨਹਰਿਹਰਿਨਾਮੁਧਿਆਇ॥੨॥ਨਾਨਕ
ਨਾਮੁਨਿਰੰਜਨੁਗਾਈਐਪਾਈਐਸਰਬਨਿਧਾਨਾ॥ਕਰਿਕਿਰਪਾਜਿਸੁਦੇਇਸੁਆਮੀ
ਬਿਰਲੇਕਾਹੂਜਾਨਾ॥੩॥੩॥੨੧॥

ਧਨਾਸਰੀਮਹਲਾ੫ ਘਰੁ੨ ਚਉਪਦੇ॥ ੧ੴਸਤਿਗੁਰਪ੍ਰਸਾਦਿ॥

ਛੋਡਿਜਾਹਿਸੇਕਰਹਿਪਰਾਲ॥ਕਾਮਿਨਆਵਹਿਸੇਜੰਜਾਲ॥ਸੰਗਿਨਚਾਲਹਿ
ਤਿਨਸਿਉਹੀਤ॥ਜੋਬੈਰਾਈਸੇਈਮੀਤ॥੧॥ਐਸੇਭਰਮਿਭੁਲੇਸੰਸਾਰਾ॥ਜਨਮੁ
ਪਦਾਰਥੁਖੋਇਗਵਾਰਾ॥ਰਹਾਉ॥ਸਾਚੁਧਰਮੁਨਹੀਭਾਵੈਡੀਠਾ॥ਝੂਠਧੋਹਸਿਉ
ਰਚਿਓਮੀਠਾ॥ਦਾਤਿਪਿਆਰੀਵਿਸਰਿਆਦਾਤਾਰਾ॥ਜਾਣੈਨਾਹੀਮਰਣੁਵਿਚਾ
ਰਾ॥੨॥ਵਸਤੁਪਰਾਈਕਉਉਠਿਰੋਵੈ॥ਕਰਮਧਰਮਸਗਲਾਈਖੋਵੈ॥ਹੁਕਮੁਨਬੂਝੈ
ਆਵਣਜਾਣੇ॥ਪਾਪਕਰੈਤਾਪਛੁਤਾਣੇ॥੩॥ਜੋਤੁਧੁਭਾਵੈਸੋਪਰਵਾਣੁ॥ਤੇਰੈਭਾ
ਣੇਨੋਕੁਰਬਾਣੁ॥ਨਾਨਕੁਗਰੀਬੁਬੰਦਾਜਨੁਤੇਰਾ॥ਰਾਖਿਲੇਇਸਾਹਿਬੁਪ੍ਰਭੁਮੇਰਾ
॥੪॥੧॥੩੨॥ਧਨਾਸਰੀਮਹਲਾ੫ ॥ਮੋਹਿਮਸਕੀਨਪ੍ਰਭੁਨਾਮੁਅਧਾਰੁ॥ਖਾ
ਟਣਕਉਹਰਿਹਰਿਰੋਜਗਾਰੁ॥ਸੰਚਣਕਉਹਰਿਏਕੋਨਾਮੁ॥ਹਲਤਿਪਲਤਿਤਾਕੈ
ਆਵੈਕਾਮੁ॥੧॥ਨਾਮਿਰਤੇਪ੍ਰਭਰੰਗਿਅਪਾਰ॥ਸਾਧਗਾਵਹਿਗੁਣਏਕਨਿਰੰਕਾ

ਰ॥ਰਹਾਉ॥ਸਾਧਕੀਸੋਭਾਅਤਿਮਸਕੀਨੀ॥ਸੰਤਵਡਾਈਹਰਿਜਸੁਚੀਨੀ॥ਅਨਦੁ
ਸੰਤਨਕੈਭਗਤਿਗੋਵਿੰਦ॥ਸੁਖੁਸੰਤਨਕੈਬਿਨਸੀਚਿੰਦ॥੨॥ਜਹਸਾਧਸੰਤਨਹੋਵਹਿਇਕ
ਤ੍ਰ॥ਤਹਹਰਿਜਸੁਗਾਵਹਿਨਾਦਕਵਿਤ॥ਸਾਧਸਭਾਮਹਿਅਨਦਬਿਸ੍ਰਾਮ॥ਉਨਸੰਗੁਸੋਪਾ
ਵੈਜਿਸੁਮਸਤਕਿਕਰਮ॥੩॥ਦੁਇਕਰਜੋੜਿਕਰੀਅਰਦਾਸਿ॥ਚਰਨਪਖਾਰਿਕਹਾਂਗੁਣ
ਤਾਸਿ॥ਪ੍ਰਭਦਇਆਲਕਿਰਪਾਲਹਜੂਰਿ॥ਨਾਨਕੁਜੀਵੈਸੰਤਾਧੂਰਿ॥੪॥੨॥੨੩॥ਧ
ਨਾਸਰੀਮ:੫ ॥ਸੋਕਤਡਰੈਜਿਖਸਮੁਸਮਾਰੈ॥ਡਰਿਡਰਿਪਚੇਮਨਮੁਖਵੇਚਾਰੇ॥੧॥
ਰਹਾਉ॥ਸਿਰਊਪਰਿਮਾਤਪਿਤਾਗੁਰਦੇਵ॥ਸਫਲਮੂਰਤਿਜਾਕੀਨਿਰਮਲਸੇਵ॥ਏਕੁਨਿ
ਰੰਜਨੁਜਾਕੀਰਾਸਿ॥ਮਿਲਿਸਾਧਸੰਗਤਿਹੋਵਤਪਰਗਾਸ॥੧॥ਜੀਅਨਕਾਦਾਤਾਪੂਰਨਸ
ਭਠਾਇ॥ਕੋਟਿਕਲੇਸਮਿਟਹਿਹਰਿਨਾਇ॥ਜਨਮਮਰਨਸਗਲਾਦੁਖੁਨਾਸੈ॥ਗੁਰਮੁਖਿ
ਜਾਕੈਮਨਿਤਨਿਬਾਸੈ॥੨॥ਜਿਸਨੋਆਪਿਲਏਲੜਿਲਾਇ॥ਦਰਗਹਮਿਲੈਜਿਸੈਹੀ
ਜਾਇ॥ਸੇਈਭਗਤਜਿਸਾਚੇਭਾਣੇ॥ਜਮਕਾਲਤੇਭਏਨਿਕਾਣੇ॥੩॥ਸਾਚਾਸਾਹਿਬੁ
ਸਚੁਦਰਬਾਰੁ॥ਕੀਮਤਿਕਉਣੁਕਹੈਬੀਚਾਰੁ॥ਘਟਿਘਟਿਅੰਤਰਿਸਗਲਅਧਾਰੁ॥ਨਾਨ
ਕੁਜਾਚੈਸੰਤਰੇਣਾਰੁ॥੪॥੩॥੨੪॥

ਧਨਾਸਰੀਮਹਲਾ੫ ੧ੴਸਤਿਗੁਰਪ੍ਰਸਾਦਿ॥

ਘਰਿਬਾਹਰਿਤੇਰਾਭਰਵਾਸਾਤੂਜਨਕੈਹੈਸੰਗਿ॥ਕਰਿਕਿਰਪਾਪ੍ਰੀਤਮਪ੍ਰਭਅਪੁਨੇਨਾਮੁਜ
ਪਉਹਰਿਰੰਗਿ॥੧॥ਜਨਕਉਪ੍ਰਭਅਪਨੇਕਾਤਾਣੁ॥ਜੋਤੂਕਰਹਿਕਰਾਵਹਿਸੁਆਮੀਸਾ
ਸਲਤਪਰਵਾਣੁ॥੧॥ਰਹਾਉ॥ਪਤਿਪਰਮੇਸਰੁਗਤਿਨਾਰਾਇਣੁਧਨੁਗੁਪਾਲਗੁਣਸਾਖੀ॥
ਚਰਨਸਰਨਨਾਨਕਦਾਸਹਰਿਸੰਤੀਇਹਬਿਧਿਜਾਤੀ॥੨॥੧॥੨੫॥ਧਨਾਸਰੀ
ਮਹਲਾ੫ ॥ਸਗਲਮਨੋਰਥਪ੍ਰਭਤੇਪਾਏਕੰਠਿਲਾਇਗੁਰਿਰਾਖੇ॥ਸੰਸਾਰਸਾਗਰ
ਮਹਿਜਲਨਿਨਦੀਨੇਕਿਨੇਦੁਤਰੁਭਾਖੇ॥੧॥ਜਿਨਕੈਮਨਿਸਾਚਾਬਿਸ੍ਵਾਸੁ॥ਪੇਖਿਪੇਖਿ
ਸੁਆਮੀਕੀਸੋਭਾਆਨੰਦਸਦਾਉਲਾਸੁ॥ਰਹਾਉ॥ਚਰਨਸਰਨਿਪੂਰਨਪਰਮੇਸੁਰਅੰਤਰ
ਜਾਮੀਸਾਖਿਓ॥ਜਾਨਿਬੂਝਿਅਪਨਾਕੀਓਨਾਨਕਭਗਤਨਕਾਅੰਕੁਰੁਰਾਖਿਓ॥੨॥
੨॥੨੬॥ਧਨਾਸਰੀ ਮਹਲਾ੫ ॥ਜਹਜਹਪੇਖਉਤਹਹਜੂਰਿਦੂਰਿਕਤਹੂਨ

ਜਾਈ ॥ ਪ੍ਰਭ ਗਹਿਆ ਸਰਬਤ੍ਰ ਮੇ ਮਨ ਸਦਾ ਧਿਆਈ ॥੧॥ ਈਤ ਊਤ ਨਹੀ ਬੀਛੁੜੈ ਸੋ ਸੰਗੀ ਗਨੀਐ ॥ ਬਿਨਸਿ ਜਾਇ ਜੋ ਨਿਮਖ ਮਹਿ ਸੋ ਅਲਪ ਸੁਖੁ ਭਨੀਐ ॥ ਰਹਾਉ ॥ ਪ੍ਰਤਿਪਾਲੈ ਅਪਿਆਉ ਦੇਇ ਕਛੁ ਊਨ ਨ ਹੋਈ ॥ ਸਾਸਿ ਸਾਸਿ ਸੰਮ੍ਹਾਲਤਾ ਮੇਰਾ ਪ੍ਰਭੁ ਸੋਈ ॥੨॥ ਅਛਲ ਅਛੇਦ ਅਪਾਰ ਪ੍ਰਭ ਊਚਾ ਜਾ ਕਾ ਰੂਪੁ ॥ ਜਪਿ ਜਪਿ ਕਰਹਿ ਅਨੰਦੁ ਜਨ ਅਚਰਜ ਆਨੂਪੁ ॥੩॥ ਸਾ ਮਤਿ ਦੇਹੁ ਦਇਆਲ ਪ੍ਰਭ ਜਿਤੁ ਤੁਮਹਿ ਅਰਾਧਾ ॥ ਨਾਨਕੁ ਮੰਗੈ ਦਾਨੁ ਪ੍ਰਭ ਰੇਨ ਪਗ ਸਾਧਾ ॥੪॥੩॥੨੭॥

ਧਨਾਸਰੀ ਮਹਲਾ ੫ ॥ ਜਿਨਿ ਤੁਮ ਭੇਜੇ ਤਿਨਹਿ ਬੁਲਾਏ ਸੁਖ ਸਹਜ ਸੇਤੀ ਘਰਿ ਆਉ ॥ ਅਨਦ ਮੰਗਲ ਗੁਨ ਗਾਉ ਸਹਜ ਧੁਨਿ ਨਿਹਚਲ ਰਾਜੁ ਕਮਾਉ ॥੧॥ ਤੁਮ ਘਰਿ ਆਵਹੁ ਮੇਰੇ ਮੀਤ ॥ ਤੁਮਰੇ ਦੋਖੀ ਹਰਿ ਆਪਿ ਨਿਵਾਰੇ ਅਪਦਾ ਭਈ ਬਿਤੀਤ ॥ ਰਹਾਉ ॥ ਪ੍ਰਗਟ ਕੀਨੇ ਪ੍ਰਭ ਕਰਨੇਹਾਰੇ ਨਾਸਨ ਭਾਜਨ ਥਾਕੇ ॥ ਘਰਿ ਮੰਗਲ ਵਾਜਹਿ ਨਿਤ ਵਾਜੇ ਅਪੁਨੈ ਖਸਮਿ ਨਿਵਾਜੇ ॥੨॥ ਅਸਥਿਰ ਰਹਹੁ ਡੋਲਹੁ ਮਤ ਕਬਹੂ ਗੁਰ ਕੈ ਬਚਨਿ ਅਧਾਰਿ ॥ ਜੈ ਜੈ ਕਾਰੁ ਸਗਲ ਭੂ ਮੰਡਲ ਮੁਖ ਊਜਲ ਦਰਬਾਰ ॥੩॥ ਜਿਨ ਕੇ ਜੀਅ ਤਿਨੈ ਹੀ ਫੇਰੇ ਆਪੇ ਭਇਆ ਸਹਾਈ ॥ ਅਚਰਜੁ ਕੀਆ ਕਰਨੈਹਾਰੈ ਨਾਨਕ ਸਚੁ ਵਡਿਆਈ ॥੪॥੪॥੨੮॥

ਧਨਾਸਰੀ ਮਹਲਾ ੫ ਘਰੁ ੬ ੴ ਸਤਿਗੁਰ ਪ੍ਰਸਾਦਿ ॥

ਸੁਨਹੁ ਸੰਤ ਪਿਆਰੇ ਬਿਨਉ ਹਮਾਰੇ ਜੀਉ ॥ ਹਰਿ ਬਿਨੁ ਮੁਕਤਿ ਨ ਕਾਹੂ ਜੀਉ ॥ ਰਹਾਉ ॥ ਮਨ ਨਿਰਮਲ ਕਰਮ ਕਰਿ ਤਾਰਨ ਤਰਨ ਹਰਿ ਅਵਰਿ ਜੰਜਾਲ ਤੇਰੈ ਕਾਹੂ ਨ ਕਾਮ ਜੀਉ ॥ ਜੀਵਨ ਦੇਵਾ ਪਾਰਬ੍ਰਹਮ ਸੇਵਾ ਇਹੁ ਉਪਦੇਸੁ ਮੋ ਕਉ ਗੁਰਿ ਦੀਨਾ ਜੀਉ ॥੧॥ ਤਿਸੁ ਸਿਉ ਨ ਲਾਈਐ ਹੀਤੁ ਜਾ ਕੋ ਕਿਛੁ ਨਾਹੀ ਬੀਤੁ ਅੰਤ ਕੀ ਬਾਰ ਓਹੁ ਸੰਗਿ ਨ ਚਾਲੈ ॥ ਮਨਿ ਤਨਿ ਤੂ ਆਰਾਧਿ ਹਰਿ ਕੇ ਪ੍ਰੀਤਮ ਸਾਧ ਜਾ ਕੈ ਸੰਗਿ ਤੇਰੇ ਬੰਧਨ ਛੂਟੈ ॥੨॥ ਗਹੁ ਪਾਰਬ੍ਰਹਮ ਸਰਨ ਹਿਰਦੈ ਕਮਲ ਚਰਨ ਅਵਰ ਆਸ ਕਛੁ ਪਟਲੁ ਨ ਕੀਜੈ ॥ ਸੋਈ ਭਗਤੁ ਗਿਆਨੀ ਧਿਆਨੀ ਤਪਾ ਸੋਈ ਨਾਨਕ ਜਾ ਕਉ ਕਿਰਪਾ ਕੀਜੈ ॥੩॥੧॥੨੯॥

ਧਨਾਸਰੀ ਮਹਲਾ ੫ ॥ ਮੇਰੇ ਲਾਲ ਭਲੋ ਰੇ ਭਲੋ ਰੇ ਭਲੋ ਹਰਿ ਮੰਗਨਾ ॥ ਦੇਖਹੁ ਪਸਾਰਿ ਨੈਨ ਸੁਨਹੁ ਸਾਧੂ ਕੇ ਬੈਨ ਪ੍ਰਾਨਪਤਿ ਚਿਤਿ ਰਾਖੁ ਸਗਲ ਹੈ ਮਰਨਾ ॥ ਰਹਾਉ ॥ ਚੰਦਨ ਚੋਆ ਰਸ ਭੋਗ ਕਰਤ ਅਨੇਕੈ

ਬਿਖਿਆ ਬਿਕਾਰ ਦੇਖੁ ਸਗਲ ਹੈ ਫੀਕੇ ਏਕੈ ਗੋਬਿਦ ਕੋ ਨਾਮੁ ਨੀਕੋ ਕਹਤ ਹੈ ਸਾਧ ਜਨ ॥ ਤਨੁ ਧਨੁ ਆਪਨ ਥਾਪਿਓ ਹਰਿ ਜਪੁ ਨ ਨਿਮਖ ਜਾਪਿਓ ਅਰਥੁ ਦ੍ਰਬੁ ਦੇਖੁ ਕਛੁ ਸੰਗਿ ਨਾਹੀ ਚਲਨਾ ॥੧॥ ਜਾ ਕੋ ਰੇ ਕਰਮੁ ਭਲਾ ਤਿਨਿ ਓਟ ਗਹੀ ਸੰਤ ਪਲਾ ਤਿਨ ਨਾਹੀ ਰੇ ਜਮੁ ਸੰਤਾਵੈ ਸਾਧੂ ਕੀ ਸੰਗਨਾ ॥ ਪਾਇਓ ਰੇ ਪਰਮ ਨਿਧਾਨੁ ਮਿਟਿਓ ਹੈ ਅਭਿਮਾਨੁ ਏਕੈ ਨਿਰੰਕਾਰ ਨਾਨਕ ਮਨੁ ਲਗਨਾ ॥੨॥੨॥੩੦॥

ਧਨਾਸਰੀ ਮਹਲਾ ੫ ਘਰੁ ੭ ੴ ਸਤਿਗੁਰ ਪ੍ਰਸਾਦਿ ॥

ਹਰਿ ਏਕੁ ਸਿਮਰਿ ਏਕੁ ਸਿਮਰਿ ਏਕੁ ਸਿਮਰਿ ਪਿਆਰੇ ॥ ਕਲਿ ਕਲੇਸ ਲੋਭ ਮੋਹ ਮਹਾ ਭਉਜਲੁ ਤਾਰੇ ॥ ਰਹਾਉ ॥ ਸਾਸਿ ਸਾਸਿ ਨਿਮਖ ਨਿਮਖ ਦਿਨਸੁ ਰੈਨਿ ਚਿਤਾਰੇ ॥ ਸਾਧਸੰਗ ਜਪਿ ਨਿਸੰਗ ਮਨਿ ਨਿਧਾਨੁ ਧਾਰੇ ॥੧॥ ਚਰਨ ਕਮਲ ਨਮਸਕਾਰ ਗੁਨ ਗੋਬਿਦ ਬੀਚਾਰੇ ॥ ਸਾਧ ਜਨਾ ਕੀ ਰੇਨ ਨਾਨਕ ਮੰਗਲ ਸੂਖ ਸਧਾਰੇ ॥੨॥੧॥੩੧॥

ਧਨਾਸਰੀ ਮਹਲਾ ੫ ਘਰੁ ੮ ਦੁਪਦੇ ੴ ਸਤਿਗੁਰ ਪ੍ਰਸਾਦਿ ॥

ਸਿਮਰਉ ਸਿਮਰਿ ਸਿਮਰਿ ਸੁਖ ਪਾਵਉ ਸਾਸਿ ਸਾਸਿ ਸਮਾਲੇ ॥ ਇਹ ਲੋਕਿ ਪਰਲੋਕਿ ਸੰਗਿ ਸਹਾਈ ਜਤ ਕਤ ਮੋਹਿ ਰਖਵਾਲੇ ॥੧॥ ਗੁਰ ਕਾ ਬਚਨੁ ਬਸੈ ਜੀਅ ਨਾਲੇ ॥ ਜਲਿ ਨਹੀ ਡੂਬੈ ਤਸਕਰੁ ਨਹੀ ਲੇਵੈ ਭਾਹਿ ਨ ਸਾਕੈ ਜਾਲੇ ॥ ਰਹਾਉ ॥ ਨਿਰਧਨ ਕਉ ਧਨੁ ਅੰਧੁਲੇ ਕਉ ਟਿਕ ਮਾਤ ਦੂਧੁ ਜੈਸੇ ਬਾਲੇ ॥ ਸਾਗਰ ਮਹਿ ਬੋਹਿਥੁ ਪਾਇਓ ਹਰਿ ਨਾਨਕ ਕਰੀ ਕ੍ਰਿਪਾ ਕਿਰਪਾਲੇ ॥੨॥੧॥੩੨॥

ਧਨਾਸਰੀ ਮਹਲਾ ੫ ॥ ਭਏ ਕ੍ਰਿਪਾਲ ਦਇਆਲ ਗੋਬਿੰਦਾ ਅੰਮ੍ਰਿਤੁ ਰਿਦੈ ਸਿੰਚਾਈ ॥ ਨਵ ਨਿਧਿ ਰਿਧਿ ਸਿਧਿ ਹਰਿ ਲਾਗਿ ਰਹੀ ਜਨ ਪਾਈ ॥੧॥ ਸੰਤਨ ਕਉ ਅਨਦੁ ਸਗਲ ਹੀ ਜਾਈ ॥ ਗ੍ਰਿਹਿ ਬਾਹਰਿ ਠਾਕੁਰੁ ਭਗਤਨ ਕਾ ਰਵਿ ਰਹਿਆ ਸ੍ਰਬ ਠਾਈ ॥ ਰਹਾਉ ॥ ਤਾ ਕਉ ਕੋਇ ਨ ਪਹੁਚਨਹਾਰਾ ਜਾ ਕੈ ਅੰਗਿ ਗੁਸਾਈ ॥ ਜਮ ਕੀ ਤ੍ਰਾਸ ਮਿਟੈ ਜਿਸੁ ਸਿਮਰਤ ਨਾਨਕ ਨਾਮੁ ਧਿਆਈ ॥੨॥੨॥੩੩॥

ਧਨਾਸਰੀ ਮਹਲਾ ੫ ॥ ਦਰਬਵੰਤੁ ਦਰਬੁ ਦੇਖਿ ਗਰਬੈ ਭੂਮਵੰਤ ਅਭਿਮਾਨੀ ॥ ਰਾਜਾ ਜਾਨੈ ਸਗਲ ਰਾਜੁ ਹਮਰਾ ਤਿਉ ਹਰਿ ਜਨ ਟੇਕ ਸੁਆਮੀ ॥੧॥ ਜੇ ਕੋਊ ਅਪੁਨੀ ਓਟ ਸਮਾਰੈ ॥ ਜੈਸਾ ਬਿਤੁ ਤੈਸਾ ਹੋਇ ਵਰਤੈ ਅਪੁਨਾ ਬਲੁ ਨਹੀ ਹਾਰੈ ॥੧॥ ਰਹਾਉ ॥

ਆਨਤਿਆਗਿਭਏਇਕਆਸਰਸਰਣਿਸਰਣਿਕਰਿਆਏ॥ਸੰਤਅਨੁਗ੍ਰਹਭਏ
ਮਨਨਿਰਮਲਨਾਨਕਹਰਿਗੁਨਗਾਏ॥੨॥੩॥੩੪॥ਧਨਾਸਰੀਮਹਲਾ੫
॥ਜਾਕਉਹਰਿਰੰਗੁਲਾਗੋਇਸੁਜੁਗਮਹਿਸੋਕਹੀਅਤਹੈਸੂਰਾ॥ਆਤਮਜਿਣੈਸਗ
ਲਵਸਿਤਾਕੈਜਾਕਾਸਤਿਗੁਰੁਪੂਰਾ॥੧॥ਠਾਕੁਰੁਗਾਈਐਆਤਮਰੰਗਿ॥ਸਰਣੀ
ਪਾਵਨਨਾਮਧਿਆਵਨਸਹਜਿਸਮਾਵਨਸੰਗਿ॥੧॥ਰਹਾਉ॥ਜਨਕੇਚਰਨਵਸਹਿ
ਮੇਰੈਹੀਅਰੈਸੰਗਿਪੁਨੀਤਾਦੇਹੀ॥ਜਨਕੀਧੂਰਿਦੇਹੁਕਿਰਪਾਨਿਧਿਨਾਨਕਕੈਸੁਖੁਏਹੀ
॥੨॥੪॥੩੫॥ਧਨਾਸਰੀਮਹਲਾ੫ ॥ਜਤਨਕਰੈਮਾਨੁਖਡਹਕਾਵੈਓਹੁ
ਅੰਤਰਜਾਮੀਜਾਨੈ॥ਪਾਪਕਰੇਕਰਿਮੂਕਰਿਪਾਵੈਭੇਖਕਰੈਨਿਰਬਾਨੈ॥੧॥ਜਾਨਤਦੂ
ਰਿਤੁਮਹਿਪ੍ਰਭਨੇਰਿ॥ਉਤਤਾਕੈਉਤਤੇਉਤਪੇਖੈਆਵੈਲੋਭੀਫੇਰਿ॥ਰਹਾਉ॥ਜਬ
ਲਗੁਤੁਟੈਨਾਹੀਮਨਭਰਮਾਤਬਲਗੁਮੁਕਤੁਨਕੋਈ॥ਕਹੁਨਾਨਕਦਇਆਲਸੁ
ਆਮੀਸੰਤੁਭਗਤੁਜਨੁਸੋਈ॥੨॥੫॥੩੬॥ਧਨਾਸਰੀਮਹਲਾ੫
ਨਾਮੁਗੁਰਿਦੀਓਹੈਅਪੁਨੈਜਾਕੈਮਸਤਕਿਕਰਮਾ॥ਨਾਮੁਦ੍ਰਿੜਾਵੈਨਾਮੁਜਪਾਵੈਤਾਕ
ਜੁਗਮਾਹਿਧਰਮਾ॥੧॥ਜਨਕਉਨਾਮੁਵਡਾਈਸੋਭਾ॥ਨਾਮੋਗਤਿਨਾਮੋਪਤਿਜਨਕੀਮਾ
ਨੈਜੋਜੋਹੋਗਾ॥੧॥ਰਹਾਉ॥ਨਾਮਧਨੁਜਿਸੁਜਨਕੈਪਾਲੈਸੋਈਪੂਰਾਸਾਹਾ॥ਨਾਮੁਬਿ
ਉਹਾਰਨਾਨਕਆਧਾਰਨਾਮੁਪਰਾਪਤਿਲਾਹਾ॥੨॥੬॥੩੭॥ਧਨਾਸਰੀਮਹਲਾ੫
॥ਨੇਤ੍ਰਪੁਨੀਤਭਏਦਰਸੁਪੇਖੇਮਾਥੈਪਰਉਰਵਾਲਾ॥ਰਸਿਰਸਿਗੁਣਗਾਵਉਠਾ
ਕੁਰਕੇਮੇਰੈਹਿਰਦੈਬਸਹੁਗੋਪਾਲਾ॥੧॥ਤੁਮਤਉਰਾਖਨਹਾਰਦਇਆਲਾ॥ਸੁੰਦਰਸੁ
ਘਰਬੇਅੰਤਪਿਤਾਪ੍ਰਭਹੋਹੁਪ੍ਰਭੂਕਿਰਪਾਲਾ॥੧॥ਰਹਾਉ॥ਮਹਾਅਨੰਦਮੰਗਲਰੂਪ
ਤੁਮਰੇਬਚਨਅਨੂਪਰਸਾਲਾ॥ਹਿਰਦੈਚਰਣਸਬਦੁਸਤਿਗੁਰਕੋਨਾਨਕਬਾਧਿਓ
ਪਾਲਾ॥੨॥੭॥੩੮॥ਧਨਾਸਰੀਮਹਲਾ੫ ॥ਅਪਨੀਉਕਤਿਖਲਾਵੈਭੋਜਨ
ਅਪਨੀਉਕਤਿਖੇਲਾਵੈ॥ਸਰਬਸੂਖਭੋਗਰਸਦੇਵੈਮਨਹੀਨਾਲਿਸਮਾਵੈ॥੧॥
ਹਮਰੇਪਿਤਾਗੋਪਾਲਦਇਆਲ॥ਜਿਉਰਾਖੈਮਹਤਾਰੀਬਾਰਿਕਕਉਤੈਸੇਹੀਪ੍ਰਭ
ਪਾਲ॥੧॥ਰਹਾਉ॥ਮੀਤਸਾਜਨਸਰਬਗੁਣਨਾਇਕਸਦਾਸਲਾਮਤਿਦੇਵਾ॥ਈਤ

ਊਤਜਤਕਤਤਤਤੁਮਹੀਮਿਲੈਨਾਨਕਸੰਤਸੇਵਾ॥੨॥੮॥੩੯॥ਧਨਾਸਰੀਮਹਲਾ ੩੪੧
੫ ॥ਸੰਤਕ੍ਰਿਪਾਲਦਇਆਲਦਮੋਦਰਕਾਮਕ੍ਰੋਧਬਿਖੁਜਾਰੇ॥ਰਾਜੁਮਾਲੁਜੋ
ਬਨੁਤਨੁਜੀਅਰਾਇਨਊਪਰਿਲੈਵਾਰੇ॥੧॥ਮਨਿਤਨਿਰਾਮਨਾਮਹਿਤਕਾਰੇ॥ਸੂਖਸ
ਹਜਆਨੰਦਮੰਗਲਸਹਿਤਭਵਨਿਧਿਪਾਰਿਉਤਾਰੇ॥ਰਹਾਉ॥ਧੰਨਿਸੁਥਾਨੁਧੰਨਿ
ਓਇਭਵਨਾਜਾਮਹਿਸੰਤਬਸਾਰੇ॥ਜਨਨਾਨਕਕੀਸਰਧਾਪੂਰਹੁਠਾਕੁਰਭਗਤਤੇਰੇਨ
ਮਸਕਾਰੇ॥੨॥੯॥੪੦॥ਧਨਾਸਰੀਮਹਲਾ੫ ॥ਛਡਾਇਲੀਓਮਹਾਬ
ਲੀਤੇਅਪਨੇਚਰਨਪਰਾਤਿ॥ਏਕੁਨਾਮੁਦੀਓਮਨਮੰਤਾਬਿਨਸਿਨਕਤਹੂਜਾਤਿ॥੧॥
ਸਤਿਗੁਰਿਪੂਰੈਕੀਨੀਦਾਤਿ॥ਹਰਿਹਰਿਨਾਮੁਦੀਓਕੀਰਤਨਕਉਭਈਹਮਾਰੀਗਾਤਿ॥
ਰਹਾਉ॥ਅੰਗੀਕਾਰੁਕੀਓਪ੍ਰਭਿਅਪੁਨੈਭਗਤਨਕੀਰਾਖੀਪਾਤਿ॥ਨਾਨਕਚਰਨਗ
ਹੇਪ੍ਰਭਅਪਨੇਸੁਖੁਪਾਇਓਦਿਨਰਾਤਿ॥੨॥੧੦॥੪੧॥ਧਨਾਸਰੀਮਹਲਾ੫
॥ਪਰਹਰਨਾਲੋਭੁਝੂਠੁਨਿੰਦਇਵਹੀਕਰਤਗੁਦਾਰੀ॥ਮ੍ਰਿਗਤ੍ਰਿਸਨਾਆਸਮਿ
ਥਿਆਮੀਠੀਇਹਟੇਕਮਨਹਿਸਾਧਾਰੀ॥੧॥ਸਾਕਤਕੀਆਵਰਦਾਜਾਇਬਿਥਾਰੀ॥
ਜੈਸੇਕਾਗਦਕੇਭਾਰਮੂਸਾਟੂਕਿਗਵਾਵਤਕਾਮਿਨਹੀਗਾਵਾਰੀ॥ਰਹਾਉ॥ਕਰਿਕਿਰ
ਪਾਪਾਰਬ੍ਰਹਮਸੁਆਮੀਇਹਬੰਧਨਛੁਟਕਾਰੀ॥ਬੂਡਤਅੰਧਨਾਨਕਪ੍ਰਭਕਾਢਤਸ
ਧਜਨਾਸੰਗਾਰੀ॥੨॥੧੧॥੪੨॥ਧਨਾਸਰੀਮਹਲਾ੫ ॥ਸਿਮਰਿਸਿਮਰਿ
ਸੁਆਮੀਪ੍ਰਭੁਅਪਨਾਸੀਤਲਤਨੁਮਨੁਛਾਤੀ॥ਰੂਪਰੰਗਸੂਖਧਨੁਜੀਅਕਾਪਾਰਬ੍ਰ
ਮੇਰੈਜਾਤੀ॥੧॥ਰਸਨਾਰਾਮਰਸਾਇਨਿਮਾਤੀ॥ਰੰਗਰੰਗੀਰਾਮਅਪਨੇਕੈਚਰਨ
ਕਮਲਨਿਧਿਥਾਤੀ॥੧॥ਰਹਾਉ॥ਜਿਸਕਾਸਾਤਿਨਹੀਰਖਿਲੀਆਪੂਰਨਪ੍ਰਭਕੀਭਾ
ਤੀ॥ਮੇਲਿਲੀਓਆਪੇਸੁਖਿਦਾਤੈਨਾਨਕਹਰਿਰਾਖੀਪਾਤੀ॥੨॥੧੨॥੪੩॥ਧਨਾ
ਸਰੀਮਹਲਾ੫ ॥ਦੂਤਦੁਸਮਨਸਭਿਤੁਝਤੇਨਿਵਰਹਿਪ੍ਰਗਟਪਰਤਾਪੁਤੁਮ
ਾਰਾ॥ਜੋਜੋਤੇਰੇਭਗਤਦੁਖਾਏਓਹੁਤਤਕਾਲਤੁਮਮਾਰਾ॥੧॥ਨਿਰਖਉਤੁਮਰੀਓਰਿਹ
ਰਿਨੀਤਾ॥ਮੁਰਾਰਿਸਹਾਇਹੋਹੁਦਾਸਕਉਕਰੁਗਹਿਉਧਰਹੁਮੀਤਾ॥੧॥ਰਹਾਉ॥ਸੁਣੀ
ਬੇਨਤੀਠਾਕੁਰਿਮੇਰੈਖਸਮਾਨਾਕਰਿਆਪਿ॥ਨਾਨਕਅਨਦਭਏਦੁਖਭਾਗੇਸਦਾਸ

ਦਾਹਰਿਜਾਪਿ॥੨॥੧੩॥੪੪॥ ਧਨਾਸਰੀਮਹਲਾ ੫ ॥ਚਤੁਰਦਿਸਾਕੀਨੋਬਲ
ਅਪਨਾਸਿਰਊਪਰਿਕਰੁਧਾਰਿਓ॥ਕ੍ਰਿਪਾਕਟਾਖ੍ਯ੍ਯਅਵਲੋਕਨੁਕੀਨੋਦਾਸਕਾਦੂਖੁਬਿਦਾਰਿ
ਓ॥੧॥ਹਰਿਜਨਰਾਖੇਗੁਰਗੋਵਿੰਦ॥ਕੰਠਿਲਾਇਅਵਗੁਣਸਭਿਮੇਟੇਦਇਆਲਪੁਰਖ
ਬਖਸੰਦ॥ਰਹਾਉ॥ਜੋਮਾਗਹਿਠਾਕੁਰਅਪੁਨੇਤੇਸੋਈਸੋਈਦੇਵੈ॥ਨਾਨਕਦਾਸੁਮੁਖਤੇਜੋ
ਬੋਲੈਈਹਾਊਹਾਸਚੁਹੋਵੈ॥੨॥੧੪॥੪੫॥ਧਨਾਸਰੀਮਹਲਾ ੫ ॥ਅਉਖੀਘੜੀ
ਨਦੇਖਣਦੇਈਅਪਨਾਬਿਰਦੁਸਮਾਲੇ॥ਹਾਥਦੇਇਰਾਖੈਅਪਨੇਕਉਸਾਸਿਸਾਸਿਪ੍ਰਤਿ
ਪਾਲੇ॥੧॥ਪ੍ਰਭਸਿਉਲਾਗਿਰਹਿਓਮੇਰਾਚੀਤੁ॥ਆਦਿਅੰਤਿਪ੍ਰਭੁਸਦਾਸਹਾਈਧੰਨੁ
ਹਮਾਰਾਮੀਤੁ॥ਰਹਾਉ॥ਮਨਿਬਿਲਾਸਭਏਸਾਹਿਬਕੇਅਚਰਜਦੇਖਿਬਡਾਈ॥ਹਰਿ
ਸਿਮਰਿਸਿਮਰਿਆਨਦਕਰਿਨਾਨਕਪ੍ਰਭਿਪੂਰਨਪੈਜਰਖਾਈ॥੨॥੧੫॥੪੬॥ਧਨਾਸਰੀ
ਮਹਲਾ ੫ ॥ਜਿਸਕਉਬਿਸਰੈਪ੍ਰਾਨਪਤਿਦਾਤਾਸੋਈਗਨਹੁਅਭਾਗਾ॥ਚਰ
ਨਕਮਲਜਾਕਾਮਨੁਰਾਗਿਓਅਮਿਅਸਰੋਵਰਪਾਗਾ॥੧॥ਤੇਰਾਜਨੁਰਾਮਨਾਮਰੰਗਿ
ਜਾਗਾ॥ਆਲਸੁਛੀਜਿਗਇਆਸਭੁਤਨਤੇਪ੍ਰੀਤਮਸਿਉਮਨੁਲਾਗਾ॥ਰਹਾਉ॥ਜ
ਹਪੇਖਉਤਤਨਾਰਾਇਣਸਗਲਘਟਾਮਹਿਤਾਗਾ॥ਨਾਮਉਦਕੁਪੀਵਤਜਨਨਾਨਕ
ਤਿਆਗੇਸਭਿਅਨੁਰਾਗਾ॥੨॥੧੬॥੪੭॥ਧਨਾਸਰੀਮਹਲਾ ੫ ॥ਜਨਕੇਪੂਰਨ
ਹੋਇਕਾਮ॥ਕਲੀਕਾਲਮਹਾਬਿਖਿਆਮਹਿਲਜਾਰਾਖੀਰਾਮ॥੧॥ਰਹਾਉ॥ਸਿਮਰਿ
ਸਿਮਰਿਸੁਆਮੀਪ੍ਰਭੁਅਪਨਾਨਿਕਟਿਨਆਵੈਜਾਮ॥ਮੁਕਤਿਬੈਕੁੰਠਸਾਧਕੀਸੰਗਤਿ
ਜਨਪਾਇਓਹਰਿਕਾਧਾਮ॥੧॥ਚਰਨਕਮਲਹਰਿਜਨਕੀਥਾਤੀਕੋਟਿਸੂਖਬਿਸ੍ਰਾਮ
ਗੋਬਿੰਦਦਮੋਦਰਸਿਮਰਉਦਿਨਰੈਨਿਨਾਨਕਸਦਕੁਰਬਾਨ॥੨॥੧੭॥੪੮॥ਧਨਾਸ
ਰੀਮਹਲਾ ੫ ॥ਮਾਂਗਉਰਾਮਤੇਇਕੁਦਾਨੁ॥ਸਗਲਮਨੋਰਥਪੂਰਨਹੋਵਹਿਸਿਮਰ
ਉਤੁਮਰਾਨਾਮੁ॥੧॥ਰਹਾਉ॥ਚਰਨਤੁਮਾਰੇਹਿਰਦੈਵਾਸਹਿਸੰਤਨਕਾਸੰਗੁਪਾਵਉ॥ਸੋ
ਗਅਗਨਿਮਹਿਮਨੁਨਵਿਆਪੈਆਠਪਹਰਗੁਣਗਾਵਉ॥੧॥ਸੁਅਸਤਿਬਿਵਸ
ਥਾਹਰਿਕੀਸੇਵਾਮਧੰਤਪ੍ਰਭਜਾਪਣ॥ਨਾਨਕਰੰਗੁਲਗਾਪਰਮੇਸਰਬਾਹੁੜਿਜਨਮ
ਨਛਾਪਣ॥੨॥੧੮॥੪੯॥ਧਨਾਸਰੀਮਹਲਾ ੫ ॥ਮਾਂਗਉਰਾਮਤੇਸਭਿਥੋਕ

ਮਾਨੁਖਕਉਜਾਚਤਸ੍ਰਮੁਪਾਈਐਪ੍ਰਭਕੈਸਿਮਰਨਿਮੋਖ॥੧॥ਰਹਾਉ॥ਘੋਖੇਮੁਨਿਜਨਸਿੰ ੩੪੮
ਮ੍ਰਿਤਿਪੁਰਾਣਾਂਬੇਦਪੁਕਾਰਹਿਘੋਖ॥ਕ੍ਰਿਪਾਸਿੰਧੁਸੇਵਿਸਚੁਪਾਈਐਦੋਵੈਸੁਹੇਲੇਲੋਕ॥੧
॥ਆਨਅਚਾਰਬਿਉਹਾਰਹੈਜੇਤੇਬਿਨੁਹਰਿਸਿਮਰਨਫੋਕ॥ਨਾਨਕਜਨਮਮਰਣਭੈਕਾਟੇ
ਮਿਲਿਸਾਧੂਬਿਨਸੇਸੋਕ॥੨॥੧੯॥੫੦॥ਧਨਾਸਰੀਮਹਲਾ ੫ ॥ਤ੍ਰਿਸਨਾਬੁਝੈ
ਹਰਿਕੈਨਾਮਿ॥ਮਹਾਸੰਤੋਖੁਹੋਵੈਗੁਰਬਚਨੀਪ੍ਰਭਸਿਉਲਾਗੈਪੂਰਨਧਿਆਨੁ॥੧॥ਰਹਾਉ॥
ਮਹਾਕਲੋਲਬੁਝਹਿਮਾਇਆਕੇਕਰਿਕਿਰਪਾਮੇਰੇਦੀਨਦਇਆਲ॥ਅਪਣਾਨਾਮੁਦੇ
ਹਿਜਪਿਜੀਵਾਪੂਰਨਹੋਇਦਾਸਕੀਘਾਲ॥੧॥ਸਰਬਮਨੋਰਥਰਾਜਸੂਖਰਸਸਦਖੁਸੀ
ਆਕੀਰਤਨੁਜਪਿਨਾਮ॥ਜਿਸਕੈਕਰਮਿਲਿਖਿਆਧੁਰਿਕਰਤੈਨਾਨਕਜਨਕੇਪੂਰਨਕਾਮ॥
੨॥੨੦॥੫੧॥ਧਨਾਸਰੀਮਃ ੫ ॥ਜਨਕੀਕੀਨੀਪਾਰਬ੍ਰਹਮਿਸਾਰ॥ਨਿੰਦਕਟਿ
ਕਨੁਪਾਵਨਿਮੂਲੇਊਭਿਗਏਬੇਕਾਰ॥੧॥ਰਹਾਉ॥ਜਹਜਹਦੇਖਉਤਹਤਹਸੁਆਮੀਕੋ
ਇਨਪਹੁਚਨਹਾਰ॥ਜੋਜੋਕਰੈਅਵਗਿਆਜਨਕੀਹੋਇਗਇਆਤਤਛਾਰ॥੧॥ਕਰਨ
ਹਾਰਰਖਵਾਲਾਹੋਆਜਾਕਾਅੰਤੁਨਪਾਰਾਵਾਰ॥ਨਾਨਕਦਾਸਰਖੇਪ੍ਰਭਿਅਪੁਨੈਨਿੰਦਕਕਾ
ਢੇਮਾਰਿ॥੨॥੨੧॥੫੨॥
ਧਨਾਸਰੀਮਹਲਾ ੫ ਘਰੁ ੯ ਪੜਤਾਲ॥ ੴਸਤਿਗੁਰਪ੍ਰਸਾਦਿ॥
ਹਰਿਚਰਨਸਰਨਗੋਬਿੰਦਦੁਖਭੰਜਨਾਦਾਸਅਪੁਨੇਕਉਨਾਮੁਦੇਵਹੁ॥ਦ੍ਰਿਸਟਿਪ੍ਰਭਧ
ਰਹੁਕ੍ਰਿਪਾਕਰਿਤਾਰਹੁਭੁਜਾਗਹਿਕੂਪਤੇਕਾਢਿਲੇਵਹੁ॥ਰਹਾਉ॥ਕਾਮਕ੍ਰੋਧਕਰਿਅੰਧ
ਮਾਇਆਕੇਬੰਧਅਨਿਕਦੋਖਾਤਨਿਛਾਦਿਪੂਰੇ॥ਪ੍ਰਭਬਿਨਾਆਨਨਰਾਖਨਹਾਰਾਨਾਮੁ
ਸਿਮਰਾਵਹੁਸਰਨਿਸੂਰੇ॥੧॥ਪਤਿਤਉਧਾਰਣਾਜੀਅਜੰਤਤਾਰਣਾਬੇਦਉਚਾਰਨਹੀ
ਅੰਤੁਪਾਇਓ॥ਗੁਣਹਸੁਖਸਾਗਰਾਬ੍ਰਹਮਰਤਨਾਗਰਾਭਗਤਿਵਛਲੁਨਾਨਕਗਾਇ
ਓ॥੨॥੧॥੫੩॥ਧਨਾਸਰੀਮਹਲਾ ੫ ॥ਹਲਤਿਸੁਖੁਪਲਤਿਸੁਖੁਨਿਤਸੁ
ਖੁਸਿਮਰਨੋਨਾਮੁਗੋਬਿੰਦਕਾਸਦਾਲੀਜੈ॥ਮਿਟਹਿਕਮਾਣੇਪਾਪਚਿਰਾਣੇਸਾਧਸੰਗਤਿ
ਮਿਲਿਮੁਆਜੀਜੈ॥੧॥ਰਹਾਉ॥ਰਾਜਜੋਬਨਬਿਸਰੰਤਹਰਿਮਾਇਆਮਹਾਦੁਖੁਏਹੁ
ਮਹਾਂਤਕਹੇਆ॥ਆਸਪਿਆਸਰਮਣਹਰਿਕੀਰਤਨਏਹੁਪਦਾਰਥੁਭਾਗਵੰਤੁਲਹੈ॥੧॥

ਸਰਣਿਸਮਰਥਅਕਥਅਗੋਚਰਪਤਿਤਉਧਾਰਣਨਾਮੁਤੇਰਾ॥ਅੰਤਰਜਾਮੀਨਾਨਕ
ਕੇਸੁਆਮੀਸਰਬਤਪੂਰਨਠਾਕੁਰੁਮੇਰਾ॥੨॥੨॥੫੪॥

ੴ ਸਤਿਗੁਰਪ੍ਰਸਾਦਿ॥

ਧਨਾਸਰੀਮਹਲਾ੫ ਘਰੁ੧੨

ਬੰਦਨਾਹਰਿਬੰਦਨਾਗੁਣਗਾਵਹੁਗੋਪਾਲਰਾਇ॥ਰਹਾਉ॥ਵਡੈਭਾਗਿਭੇਟੇਗੁਰਦੇ
ਵਾ॥ਕੋਟਿਪਰਾਧਮਿਟੇਹਰਿਸੇਵਾ॥੧॥ਚਰਨਕਮਲਜਾਕਾਮਨੁਰਾਪੈ॥ਸੋਗਅਗਨਿਤਿ
ਸੁਜਨਨਬਿਆਪੈ॥੨॥ਸਾਗਰੁਤਰਿਆਸਾਧੂਸੰਗੇ॥ਨਿਰਭਉਨਾਮੁਜਪਹੁਹਰਿਰੰਗੇ
॥੩॥ਪਰਧਨਦੋਖਕਿਛੁਪਾਪਨਫੇੜੇ॥ਜਮਜੰਦਾਰੁਨਆਵੈਨੇੜੇ॥੪॥ਤ੍ਰਿਸਨਾਅਗ
ਨਿਪ੍ਰਭਿਆਪਿਬੁਝਾਈ॥ਨਾਨਕਉਧਰੇਪ੍ਰਭਸਰਣਾਈ॥੫॥੧॥੫੫॥ਧਨਾਸਰੀਮ
ਹਲਾ੫ ॥ਤ੍ਰਿਪਤਿਭਈਸਚੁਭੋਜਨੁਖਾਇਆ॥ਮਨਿਤਨਿਰਸਨਾਨਾਮੁਧਿਆ
ਇਆ॥੧॥ਜੀਵਨਾਹਰਿਜੀਵਨਾ॥ਜੀਵਨੁਹਰਿਜਪਿਸਾਧਸੰਗਿ॥੧॥ਰਹਾਉ॥ਅ
ਨਿਕਪ੍ਰਕਾਰੀਬਸਤ੍ਰਓਢਾਏ॥ਅਨਦਿਨੁਕੀਰਤਨੁਹਰਿਗੁਨਗਾਏ॥੨॥ਹਸਤੀਰਥਅ
ਸੁਅਸ੍ਵਾਰੀ॥ਹਰਿਕਾਮਾਰਗੁਰਿਦੈਨਿਹਾਰੀ॥੩॥ਮਨਤਨਅੰਤਰਿਚਰਨਧਿਆਇਆ
ਹਰਿਸੁਖਨਿਧਾਨਨਾਨਕਦਾਸਿਪਾਇਆ॥੪॥੨॥੫੬॥ਧਨਾਸਰੀਮਹਲਾ੫
॥ਗੁਰਕੇਚਰਨਜੀਅਕਾਨਿਸਤਾਰਾ॥ਸਮੁੰਦੁਸਾਗਰੁਜਿਨਿਖਿਨਮਹਿਤਾਰਾ॥੧॥ਰਹਾਉ
॥ਕੋਈਹੋਆਕ੍ਰਮਰਤੁਕੋਈਤੀਰਥਨਾਇਆ॥ਦਾਸੀਹਰਿਕਾਨਾਮੁਧਿਆਇਆ॥੧॥ਬੰਧ
ਨਕਾਟਨਹਾਰੁਸੁਆਮੀ॥ਜਨਨਾਨਕੁਸਿਮਰੈਅੰਤਰਜਾਮੀ॥੨॥੩॥੫੭॥ਧਨਾਸਰੀਮ
ਹਲਾ੫ ॥ਕਿਤੈਪ੍ਰਕਾਰਿਨਤੂਟਉਪ੍ਰੀਤਿ॥ਦਾਸਤੇਰੇਕੀਨਿਰਮਲਰੀਤਿ॥੧॥
ਰਹਾਉ॥ਜੀਅਪ੍ਰਾਨਮਨਧਨਤੇਪਿਆਰਾ॥ਹਉਮੈਬੰਧੁਹਰਿਦੇਵਣਹਾਰਾ॥੧॥ਚਰਨ
ਕਮਲਸਿਉਲਾਗਉਨੇਹੁ॥ਨਾਨਕਕੀਬੇਨੰਤੀਏਹ॥੨॥੪॥੫੮॥

ੴ ਸਤਿਗੁਰਪ੍ਰਸਾਦਿ॥

ਧਨਾਸਰੀਮਹਲਾ੯ ॥ਕਾਹੇਰੇਬਨਖੋਜਨਜਾਈ॥ਸਰਬਨਿਵਾਸੀਸਦਾਅ
ਲੇਪਾਤੋਹੀਸੰਗਿਸਮਾਈ॥੧॥ਰਹਾਉ॥ਪੁਹਪਮਧਿਜਿਉਬਾਸੁਬਸਤੁਹੈਮੁਕਰਮਾਹਿ
ਜੈਸੇਛਾਈ॥ਤੈਸੇਹੀਹਰਿਬਸੇਨਿਰੰਤਰਿਘਟਹੀਖੋਜਹੁਭਾਈ॥੧॥ਬਾਹਰਿਭੀਤਰਿਏ

ਕੋਜਾਨਹੁਇਹੁਗੁਰਗਿਆਨੁਬਤਾਈ॥ਜਨਨਾਨਕਬਿਨੁਆਪਾਚੀਨੈਮਿਟੈਨਭ੍ਰਮਕੀਕਾ
ਈ॥੨॥੧॥ਧਨਾਸਰੀਮਹਲਾ੯ ॥ਸਾਧੋਇਹੁਜਗੁਭਰਮਭੁਲਾਨਾ॥ਰਾਮਨਾਮ
ਕਾਸਿਮਰਨੁਛੋਡਿਆਮਾਇਆਹਾਥਿਬਿਕਾਨਾ॥੧॥ਰਹਾਉ॥ਮਾਤਪਿਤਾਭਾਈਸੁਤਬ
ਨਿਤਾਤਾਕੈਰਸਲਪਟਾਨਾ॥ਜੋਬਨੁਧਨੁਪ੍ਰਭਤਾਕੈਮਦਮੈਅਹਿਨਿਸਿਰਹੈਦਿਵਾਨਾ॥
੧॥ਦੀਨਦਇਆਲਸਦਾਦੁਖਭੰਜਨਤਾਸਿਉਮਨੁਨਲਗਾਨਾ॥ਜਨਨਾਨਕਕੋਟਨਮੈ
ਕਿਨਹੂਗੁਰਮੁਖਿਹੋਇਪਛਾਨਾ॥੨॥੨॥ਧਨਾਸਰੀਮਹਲਾ੯ ॥ਤਿਹਜੋਗੀ
ਕਉਜੁਗਤਿਨਜਾਨਉ॥ਲੋਭਮੋਹਮਾਇਆਮਮਤਾਫੁਨਿਜਿਹਘਟਿਮਾਹਿਪਛਾਨ
ਉ॥੧॥ਰਹਾਉ॥ਪਰਨਿੰਦਾਉਸਤਤਿਨਹਜਾਕੈਕੰਚਨਲੋਹਸਮਾਨੋ॥ਹਰਖਸੋਗਤੇਰ
ਹੈਅਤੀਤਾਜੋਗੀਤਾਹਿਬਖਾਨੋ॥੧॥ਚੰਚਲਮਨੁਦਹਦਿਸਿਕਉਧਾਵਤਅਚਲ
ਜਾਹਿਠਹਰਾਨੋ॥ਕਹੁਨਾਨਕਇਹਬਿਧਿਕੋਜੋਨਰੁਮੁਕਤਿਤਾਹਿਤੁਮਮਾਨੋ॥੨॥੩॥
ਧਨਾਸਰੀਮਹਲਾ੯ ॥ਅਬਮੈਕਉਨੁਉਪਾਉਕਰਉ॥ਜਿਹਬਿਧਿਮਨਕੋਸੰ
ਸਾਚੂਕੈਭਉਨਿਧਿਪਾਰਿਪਰਉ॥੧॥ਰਹਾਉ॥ਜਨਮੁਪਾਇਕਛੁਭਲੋਨਕੀਨੋਤਾਤੇਅ
ਧਿਕਡਰਉ॥ਮਨਬਚਕ੍ਰਮਹਰਿਗੁਨਨਹੀਗਾਏਯਹਜੀਅਸੋਚਧਰਉ॥੧॥ਗੁਰਮਤ
ਸੁਨਿਕਛੁਗਿਆਨੁਨਉਪਜਿਓਪਸੁਜਿਉਉਦਰੁਭਰਉ॥ਕਹੁਨਾਨਕਪ੍ਰਭਬਿਰਦੁਪ
ਛਾਨਉਤਬਹਉਪਤਿਤਤਰਉ॥੨॥੪॥੯॥੯॥੧੩॥੫੮॥੪॥੯੩॥

ੴ ਸਤਿਗੁਰਪ੍ਰਸਾਦਿ॥

ਧਨਾਸਰੀਮਹਲਾ੧ ਘਰੁ੨ ਅਸਟਪਦੀਆ॥

ਗੁਰੁਸਾਗਰੁਰਤਨੀਭਰਪੂਰੇ॥ਅੰਮ੍ਰਿਤੁਸੰਤਚੁਗਹਿਨਹੀਦੂਰੇ॥ਹਰਿਰਸੁਚੋਗਚੁਗਹਿਪ੍ਰ
ਭਭਾਵੈ॥ਸਰਵਰਮਹਿਹੰਸੁਪ੍ਰਾਨਪਤਿਪਾਵੈ॥੧॥ਕਿਆਬਗੁਬਪੁੜਾਛਪੜੀਨਾਇ॥
ਕੀਚੜਿਡੂਬੈਮੈਲੁਨਜਾਇ॥੧॥ਰਹਾਉ॥ਰਖਿਰਖਿਚਰਨਧਰੇਵੀਚਾਰੀ॥ਦੁਬਿਧਾਛੋ
ਡਿਭਏਨਿਰੰਕਾਰੀ॥ਮੁਕਤਿਪਦਾਰਥੁਹਰਿਰਸਚਾਖੇ॥ਆਵਣਜਾਣਰਹੇਗੁਰਿਰਾਖੇ॥
੨॥ਸਰਵਰਹੰਸਾਛੋਡਿਨਜਾਇ॥ਪ੍ਰੇਮਭਗਤਿਕਰਿਸਹਜਿਸਮਾਇ॥ਸਰਵਰਮਹਿ
ਹੰਸੁਹੰਸਮਹਿਸਾਗਰੁ॥ਅਕਥਕਥਾਗੁਰਬਚਨੀਆਦਰੁ॥੩॥ਸੁੰਨਮੰਡਲਇਕੁ

ਜੋਗੀ ਬੈਸੇ ਨਾਰਿ ਨ ਪੁਰਖੁ ਕਹਹੁ ਕੋਊ ਕੈਸੇ ॥ ਤ੍ਰਿਭਵਣ ਜੋਤਿ ਰਹੇ ਲਿਵ ਲਾਈ ॥ ਸੁਰਿ ਨਰ ਨਾਥ ਸਚੇ ਸਰਣਾਈ ॥੪॥ ਆਨੰਦ ਮੂਲੁ ਅਨਾਥ ਅਧਾਰੀ ॥ ਗੁਰਮੁਖਿ ਭਗਤਿ ਸਹਜਿ ਬੀਚਾਰੀ ॥ ਭਗਤਿ ਵਛਲ ਭੈ ਕਾਟਣਹਾਰੇ ॥ ਹਉਮੈ ਮਾਰਿ ਮਿਲੇ ਪਗੁ ਧਾਰੇ ॥੫॥ ਅਨਿਕ ਜਤਨ ਕਰਿ ਕਾਲੁ ਸੰਤਾਏ ॥ ਮਰਣੁ ਲਿਖਾਇ ਮੰਡਲ ਮਹਿ ਆਏ ॥ ਜਨਮੁ ਪਦਾਰਥੁ ਦੁਬਿਧਾ ਖੋਵੈ ॥ ਆਪੁ ਨ ਚੀਨਸਿ ਭ੍ਰਮਿ ਭ੍ਰਮਿ ਰੋਵੈ ॥੬॥ ਕਹਤਉ ਪੜਤਉ ਸੁਣਤਉ ਏਕ ॥ ਧੀਰਜ ਧਰਮੁ ਧਰਣੀਧਰ ਟੇਕ ॥ ਜਤੁ ਸਤੁ ਸੰਜਮੁ ਰਿਦੈ ਸਮਾਏ ॥ ਚਉਥੇ ਪਦ ਕਉ ਜੇ ਮਨੁ ਪਤੀਆਏ ॥੭॥ ਸਾਚੇ ਨਿਰਮਲ ਮੈਲੁ ਨ ਲਾਗੈ ॥ ਗੁਰ ਕੈ ਸਬਦਿ ਭਰਮ ਭਉ ਭਾਗੈ ॥ ਸੂਰਤਿ ਮੂਰਤਿ ਆਦਿ ਅਨੂਪੁ ॥ ਨਾਨਕੁ ਜਾਚੈ ਸਾਚੁ ਸਰੂਪੁ ॥੮॥੧॥

ਧਨਾਸਰੀ ਮਹਲਾ ੧ ॥

ਸਹਜਿ ਮਿਲੈ ਮਿਲਿਆ ਪਰਵਾਣੁ ॥ ਨਾ ਤਿਸੁ ਮਰਣੁ ਨ ਆਵਣੁ ਜਾਣੁ ॥ ਠਾਕੁਰ ਮਹਿ ਦਾਸੁ ਦਾਸ ਮਹਿ ਸੋਇ ॥ ਜਹ ਦੇਖਾ ਤਹ ਅਵਰੁ ਨ ਕੋਇ ॥੧॥ ਗੁਰਮੁਖਿ ਭਗਤਿ ਸਹਜ ਘਰੁ ਪਾਈਐ ॥ ਬਿਨੁ ਗੁਰ ਭੇਟੇ ਮਰਿ ਆਈਐ ਜਾਈਐ ॥੧॥ ਰਹਾਉ ॥ ਸੋ ਗੁਰੁ ਕਰਉ ਜਿ ਸਾਚੁ ਦ੍ਰਿੜਾਵੈ ॥ ਅਕਥੁ ਕਥਾਵੈ ਸਬਦਿ ਮਿਲਾਵੈ ॥ ਹਰਿ ਕੇ ਲੋਗ ਅਵਰ ਨਹੀ ਕਾਰਾ ॥ ਸਾਚਉ ਠਾਕੁਰੁ ਸਾਚੁ ਪਿਆਰਾ ॥੨॥ ਤਨ ਮਹਿ ਮਨੂਆ ਮਨ ਮਹਿ ਸਾਚਾ ॥ ਸੋ ਸਾਚਾ ਮਿਲਿ ਸਾਚੇ ਰਾਚਾ ॥ ਸੇਵਕੁ ਪ੍ਰਭ ਕੈ ਲਾਗੈ ਪਾਇ ॥ ਸਤਿਗੁਰੁ ਪੂਰਾ ਮਿਲੈ ਮਿਲਾਇ ॥੩॥ ਆਪਿ ਦਿਖਾਵੈ ਆਪੇ ਦੇਖੈ ॥ ਹਠਿ ਨ ਪਤੀਜੈ ਨਾ ਬਹੁ ਭੇਖੈ ॥ ਘੜਿ ਭਾਡੇ ਜਿਨਿ ਅੰਮ੍ਰਿਤੁ ਪਾਇਆ ॥ ਪ੍ਰੇਮ ਭਗਤਿ ਪ੍ਰਭਿ ਮਨੁ ਪਤੀਆਇਆ ॥੪॥ ਪੜਿ ਪੜਿ ਭੂਲਹਿ ਚੋਟਾ ਖਾਹਿ ॥ ਬਹੁਤੁ ਸਿਆਣਪ ਆਵਹਿ ਜਾਹਿ ॥ ਨਾਮੁ ਜਪੈ ਭਉ ਭੋਜਨੁ ਖਾਇ ॥ ਗੁਰਮੁਖਿ ਸੇਵਕ ਰਹੇ ਸਮਾਇ ॥੫॥ ਪੂਜਿ ਸਿਲਾ ਤੀਰਥ ਬਨ ਵਾਸਾ ॥ ਭਰਮਤ ਡੋਲਤ ਭਏ ਉਦਾਸਾ ॥ ਮਨਿ ਮੈਲੈ ਸੂਚਾ ਕਿਉ ਹੋਇ ॥ ਸਾਚਿ ਮਿਲੈ ਪਾਵੈ ਪਤਿ ਸੋਇ ॥੬॥ ਆਚਾਰਾ ਵੀਚਾਰੁ ਸਰੀਰਿ ॥ ਆਦਿ ਜੁਗਾਦਿ ਸਹਜਿ ਮਨੁ ਧੀਰਿ ॥ ਪਲ ਪੰਕਜ ਮਹਿ ਕੋਟਿ ਉਧਾਰੇ ॥ ਕਰਿ ਕਿਰਪਾ ਗੁਰੁ ਮੇਲਿ ਪਿਆਰੇ ॥੭॥ ਕਿਸੁ ਆਗੈ ਪ੍ਰਭ ਤੁਧੁ ਸਾਲਾਹੀ ॥ ਤੁਧੁ ਬਿਨੁ ਦੂਜਾ ਮੈ ਕੋ ਨਾਹੀ ॥ ਜਿਉ ਤੁਧੁ ਭਾਵੈ ਤਿਉ ਰਾਖੁ ਰਜਾਇ ॥ ਨਾਨਕ ਸਹਜਿ ਭਾਇ ਗੁਣ ਗਾਇ ॥੮॥੨॥

ਧਨਾਸਰੀ ਮਹਲਾ ੫ ਘਰੁ ੬ ਅਸਟਪਦੀ

ੴ ਸਤਿਗੁਰ ਪ੍ਰਸਾਦਿ ॥

ਜੋ ਜੋ ਜੂਨੀ ਆਇਓ ਤਿਹ ਤਿਹ ਉਰਝਾਇਓ ਮਾਣਸ ਜਨਮੁ ਸੰਜੋਗਿ ਪਾਇਆ ॥ ਤਾਕੀ ਹੈ ਓਟ ਸਾਧ ਰਾਖਹੁ ਦੇ ਕਰਿ ਹਾਥ ਕਰਿ ਕਿਰਪਾ ਮੇਲਹੁ ਹਰਿ ਰਾਇਆ ॥੧॥ ਅਨਿਕ ਜਨਮ ਭ੍ਰਮਿ ਥਿਤਿ ਨਹੀ ਪਾਈ ॥ ਕਰਉ ਸੇਵਾ ਗੁਰ ਲਾਗਉ ਚਰਨ ਗੋਵਿੰਦ ਜੀ ਕਾ ਮਾਰਗੁ ਦੇਹੁ ਜੀ ਬਤਾਈ ॥੧॥ ਰਹਾਉ ॥ ਅਨਿਕ ਉਪਾਵ ਕਰਉ ਮਾਇਆ ਕਉ ਬਚਿਤਿ ਧਰਉ ਮੇਰੀ ਮੇਰੀ ਕਰਤ ਸਦ ਹੀ ਵਿਹਾਵੈ ॥ ਕੋਈ ਐਸੋ ਰੇ ਭੇਟੈ ਸੰਤੁ ਮੇਰੀ ਲਾਹੈ ਸਗਲ ਚਿੰਤ ਠਾਕੁਰ ਸਿਉ ਮੇਰਾ ਰੰਗੁ ਲਾਵੈ ॥੨॥ ਪੜੇ ਰੇ ਸਗਲ ਬੇਦ ਨਹ ਚੂਕੈ ਮਨ ਭੇਦ ਇਕੁ ਖਿਨੁ ਨ ਧੀਰਹਿ ਮੇਰੇ ਘਰ ਕੇ ਪੰਚਾ ॥ ਕੋਈ ਐਸੋ ਰੇ ਭਗਤੁ ਜੁ ਮਾਇਆ ਤੇ ਰਹਤੁ ਇਕੁ ਅੰਮ੍ਰਿਤ ਨਾਮੁ ਮੇਰੈ ਰਿਦੈ ਸਿੰਚਾ ॥੩॥ ਜੇਤੇ ਰੇ ਤੀਰਥ ਨਾਏ ਅਹੰਬੁਧਿ ਮੈਲੁ ਲਾਏ ਘਰ ਕੋ ਠਾਕੁਰੁ ਇਕੁ ਤਿਲੁ ਨ ਮਾਨੈ ॥ ਕਦਿ ਪਾਵਉ ਸਾਧਸੰਗੁ ਹਰਿ ਹਰਿ ਸਦਾ ਆਨੰਦੁ ਗਿਆਨ ਅੰਜਨਿ ਮੇਰਾ ਮਨੁ ਇਸਨਾਨੈ ॥੪॥ ਸਗਲ ਅਸ੍ਰਮ ਕੀਨੇ ਮਨੂਆ ਨਹ ਪਤੀਨੇ ਬਿਬੇਕਹੀਨ ਦੇਹੀ ਧੋਏ ॥ ਕੋਈ ਪਾਈਐ ਰੇ ਪੁਰਖੁ ਬਿਧਾਤਾ ਪਾਰਬ੍ਰਹਮ ਕੈ ਰੰਗਿ ਰਾਤਾ ਮੇਰੇ ਮਨ ਕੀ ਦੁਰਮਤਿ ਮਲੁ ਖੋਏ ॥੫॥ ਕਰਮ ਧਰਮ ਜੁਗਤਾ ਨਿਮਖ ਨ ਹੇਤੁ ਕਰਤਾ ਗਰਬਿ ਗਰਬਿ ਪੜੈ ਕਹੀ ਨ ਲੇਖੈ ॥ ਜਿਸੁ ਭੇਟੀਐ ਸਫਲ ਮੂਰਤਿ ਕਰੈ ਸਦਾ ਕੀਰਤਿ ਗੁਰ ਪਰਸਾਦਿ ਕੋਊ ਨੇਤ੍ਰਹੁ ਪੇਖੈ ॥੬॥ ਮਨਹਠਿ ਜੋ ਕਮਾਵੈ ਤਿਲੁ ਨ ਲੇਖੈ ਪਾਵੈ ਬਗੁਲ ਜਿਉ ਧਿਆਨੁ ਲਾਵੈ ਮਾਇਆ ਰੇ ਧਾਰੀ ॥ ਕੋਈ ਐਸੋ ਰੇ ਸੁਖਹ ਦਾਈ ਪ੍ਰਭ ਕੀ ਕਥਾ ਸੁਨਾਈ ਤਿਸੁ ਭੇਟੇ ਗਤਿ ਹੋਇ ਹਮਾਰੀ ॥੭॥ ਸੁਪ੍ਰਸੰਨ ਗੋਪਾਲ ਰਾਇ ਕਾਟੇ ਰੇ ਬੰਧਨ ਮਾਇ ਗੁਰ ਕੈ ਸਬਦਿ ਮੇਰਾ ਮਨੁ ਰਾਤਾ ॥ ਸਦਾ ਸਦਾ ਆਨੰਦੁ ਭੇਟਿਓ ਨਿਰਭੈ ਗੋਬਿੰਦੁ ਸੁਖ ਨਾਨਕ ਲਾਧੇ ਹਰਿ ਚਰਨ ਪਰਾਤਾ ॥੮॥ ਸਫਲ ਸਫਲ ਭਈ ਸਫਲ ਜਾਤ੍ਰਾ ॥ ਆਵਣ ਜਾਣ ਰਹੇ ਮਿਲੇ ਸਾਧਾ ॥੧॥ ਰਹਾਉ ਦੂਜਾ ॥੧॥੩॥

ੴ ਸਤਿਗੁਰ ਪ੍ਰਸਾਦਿ ॥

ਧਨਾਸਰੀ ਮਹਲਾ ੧ ਛੰਤ

ਤੀਰਥਿ ਨਾਵਣ ਜਾਉ ਤੀਰਥੁ ਨਾਮੁ ਹੈ ॥ ਤੀਰਥੁ ਸਬਦ ਬੀਚਾਰੁ ਅੰਤਰਿ ਗਿਆਨੁ ਹੈ ॥ ਗੁਰ ਗਿਆਨੁ ਸਾਚਾ ਥਾਨੁ ਤੀਰਥੁ ਦਸ ਪੁਰਬ ਸਦਾ ਦਸਾਹਰਾ ॥ ਹਉ ਨਾਮੁ ਹਰਿ ਕਾ ਸਦਾ ਜਾਚਉ

ਦੇਹੁਪ੍ਰਭਧਰਣੀਧਰਾ॥ਸੰਸਾਰੁਰੋਗੀਨਾਮੁਦਾਰੂਮੈਲੁਲਾਗੈਸਚਬਿਨਾ॥ਗੁਰਵਾਕੁਨਿਰਮ
ਲੁਸਦਾਚਾਨਣੁਨਿਤਸਾਚੁਤੀਰਥੁਮਜਨਾ॥੧॥ਸਾਚਿਨਲਾਗੈਮੈਲੁਕਿਆਮਲੁਧੋਈ
ਐ॥ਗੁਣਹਿਹਾਰੁਪਰੋਇਕਿਸਕਉਰੋਈਐ॥ਵੀਚਾਰਿਮਾਰੈਤਰੈਤਾਰੈਉਲਟਿਜੋਨਿਨਆ
ਵਏ॥ਆਪਿਪਾਰਸੁਪਰਮਧਿਆਨੀਸਾਚੁਸਾਚੇਭਾਵਏ॥ਆਨੰਦੁਅਨਦਿਨੁਹਰਖੁਸ
ਚਾਦੂਖਕਿਲਵਿਖਪਰਹਰੇ॥ਸਚੁਨਾਮੁਪਾਇਆਗੁਰਿਦਿਖਾਇਆਮੈਲੁਨਾਹੀਸਚ
ਮਨੇ॥੨॥ਸੰਗਤਿਮੀਤਮਿਲਾਪੁਪੂਰਾਨਾਵਣੋ॥ਗਾਵੈਗਾਵਣਹਾਰੁਸਬਦਿਸੁਹਾਵਣੋ॥
ਸਾਲਾਹਿਸਾਚੇਮੰਨਿਸਤਿਗੁਰੁਪੁੰਨਦਾਨਦਇਆਮਤੇ॥ਪਿਰਸੰਗਿਭਾਵੈਸਹਜਿਨਾਵੈ
ਬੇਣੀਤਸੰਗਮੁਸਤਸਤੇ॥ਆਰਾਧਿਏਕੰਕਾਰੁਸਾਚਾਨਿਤਦੇਇਚੜੈਸਵਾਇਆ॥ਗਤਿ
ਸੰਗਿਮੀਤਾਸੰਤਸੰਗਤਿਕਰਿਨਦਰਿਮੇਲਿਮਿਲਾਇਆ॥੩॥ਕਹਣੁਕਹੈਸਭੁਕੋਇਕੇਵ
ਡੁਆਖੀਐ॥ਹਉਮੂਰਖੁਨੀਚੁਅਜਾਣੁਸਮਝਾਸਾਖੀਐ॥ਸਚੁਗੁਰਕੀਸਾਖੀਅੰਮ੍ਰਿਤ
ਭਾਖੀਤਿਤੁਮਨੁਮਾਨਿਆਮੇਰਾ॥ਕੂਚੁਕਰਹਿਆਵਹਿਬਿਖੁਲਾਦੇਸਬਦਿਸਚੈਗੁਰੁਮੇਰਾ॥
ਆਖਣਿਤੋਟਿਨਭਗਤਿਭੰਡਾਰੀਭਰਿਪੁਰਿਰਹਿਆਸੋਈ॥ਨਾਨਕਸਾਚੁਕਹੈਬੇਨੰਤੀ
ਮਨੁਮਾਂਜੈਸਚੁਸੋਈ॥੪॥੧॥ਧਨਾਸਰੀਮਹਲਾ੧ ॥ਜੀਵਾਤੇਰੈਨਾਇਮਨਿ
ਆਨੰਦੁਹੈਜੀਉ॥ਸਾਚੋਸਾਚਾਨਾਉਗੁਣਗੋਵਿੰਦੁਹੈਜੀਉ॥ਗੁਰਗਿਆਨੁਅਪਾਰਾਸਿਰਜ
ਣਹਾਰਾਜਿਨਿਸਿਰਜੀਤਿਨਿਗੋਈ॥ਪਰਵਾਣਾਆਇਆਹੁਕਮਿਪਠਾਇਆਫੇਰਿਨ
ਸਕੈਕੋਈ॥ਆਪੇਕਰਿਵੇਖੈਸਿਰਿਸਿਰਿਲੇਖੈਆਪੇਸੁਰਤਿਬੁਝਾਈ॥ਨਾਨਕਸਾਹਿਬੁ
ਅਗਮਅਗੋਚਰੁਜੀਵਾਸਚੀਨਾਈ॥੧॥ਤੁਮਸਰਿਅਵਰੁਨਕੋਇਆਇਆਜਾਇਸੀਜੀ
ਉ॥ਹੁਕਮੀਹੋਇਨਿਬੇੜੁਭਰਮੁਚੁਕਾਇਸੀਜੀਉ॥ਗੁਰੁਭਰਮੁਚੁਕਾਏਅਕਥੁਕਹਾਏਸਚਮ
ਹਿਸਾਚੁਸਮਾਣਾ॥ਆਪਿਉਪਾਏਆਪਿਸਮਾਏਹੁਕਮੀਹੁਕਮੁਪਛਾਣਾ॥ਸਚੀਵਡਿ
ਆਈਗੁਰਤੇਪਾਈਤੂਮਨਿਅੰਤਿਸਖਾਈ॥ਨਾਨਕਸਾਹਿਬੁਅਵਰੁਨਦੂਜਾਨਾਮਿਤੇਰੈਵਡਿ
ਆਈ॥੨॥ਤੂਸਚਾਸਿਰਜਣਹਾਰੁਅਲਖਸਿਰੰਦਿਆਜੀਉ॥ਏਕੁਸਾਹਿਬੁਦੁਇਰਾਹਵਾ
ਦਵਧੰਦਿਆਜੀਉ॥ਦੁਇਰਾਹਚਲਾਏਹੁਕਮਿਸਬਾਏਜਨਮਿਮੁਆਸੰਸਾਰਾ॥ਨਾਮ
ਬਿਨਾਨਾਹੀਕੋਬੇਲੀਬਿਖੁਲਾਦੀਸਿਰਿਭਾਰਾ॥ਹੁਕਮੀਆਇਆਹੁਕਮੁਨਬੂਝੈਹੁਕ

ਰਣਹਾਰਾ॥ਨਾਨਕਸਾਹਿਬੁਸਬਦਿਸਿਞਾਪੈਸਾਚਾਸਿਰਜਣਹਾਰਾ॥੩॥ਭਗਤ
ਸੋਹਹਿਦਰਵਾਰਿਸਬਦਿਸੁਹਾਇਆਜੀਉ॥ਬੋਲਹਿਅੰਮ੍ਰਿਤਬਾਣਿਰਸਨਰਸਾਇ
ਆਜੀਉ॥ਰਸਨਰਸਾਏਨਾਮਿਤਿਸਾਏਗੁਰਕੈਸਬਦਿਵਿਕਾਣੇ॥ਪਾਰਸਿਪਰਸਿਐਪ
ਾਰਸੁਹੋਏਜਾਤੇਰੈਮਨਿਭਾਣੇ॥ਅਮਰਾਪਦੁਪਾਇਆਆਪੁਗਵਾਇਆਵਿਰਲਾਗਿਆ
ਨਵੀਚਾਰੀ॥ਨਾਨਕਭਗਤਸੋਹਨਿਦਰਿਸਾਚੈਸਾਚੇਕੇਵਾਪਾਰੀ॥੪॥ਭੂਖਪਿਆਸੋਆ
ਥਿਕਿਉਦਰਿਜਾਇਸਾਜੀਉ॥ਸਤਿਗੁਰਪੂਛਉਜਾਇਨਾਮੁਧਿਆਇਸਾਜੀਉ॥ਸਚੁ
ਨਾਮੁਧਿਆਈਸਾਚੁਚਵਾਈਗੁਰਮੁਖਿਸਾਚੁਪਛਾਣਾ॥ਦੀਨਾਨਾਥੁਦਇਆਲੁਨਿਰੰ
ਜਨੁਅਨਦਿਨੁਨਾਮੁਵਖਾਣਾ॥ਕਰਣੀਕਾਰਧੁਰਹੁਫੁਰਮਾਈਆਪਿਮੁਆਮਨੁਮਾਰੀ॥
ਨਾਨਕਨਾਮੁਮਹਾਰਸੁਮੀਠਾਤ੍ਰਿਸਨਾਨਾਮਿਨਿਵਾਰੀ॥੫॥੨॥ਧਨਾਸਰੀਛੰਤਮਹਲਾ੧
॥ਪਿਰਸੰਗਿਮੂਠੜੀਏਖਬਰਿਨਪਾਈਆਜੀਉ॥ਮਸਤਕਿਲਿਖਿਅੜਾਲੇ
ਖੁਪੁਰਬਿਕਮਾਇਆਜੀਉ॥ਲੇਖੁਨਮਿਟਈਪੁਰਬਿਕਮਾਇਆਕਿਆਜਾਣਾਕਿਆ
ਹੋਸੀ॥ਗੁਣੀਅਚਾਰਿਨਹੀਰੰਗਿਰਾਤੀਅਵਗੁਣਬਹਿਬਹਿਰੋਸੀ॥ਧਨੁਜੋਬਨੁਆਕ
ਕੀਛਾਇਆਬਿਰਧਿਭਏਦਿਨਪੁੰਨਿਆ॥ਨਾਨਕਨਾਮਬਿਨਾਦੋਹਾਗਣਿਛੂਟੀਝੂਠਿ
ਵਿਛੁੰਨਿਆ॥੧॥ਬੂਡੀਘਰੁਘਾਲਿਓਗੁਰਕੈਭਾਇਚਲੋ॥ਸਾਚਾਨਾਮੁਧਿਆਇਪਾ
ਵਹਿਸੁਖਿਮਹਲੋ॥ਹਰਿਨਾਮੁਧਿਆਏਤਾਸੁਖੁਪਾਏਪੇਈਅੜੈਦਿਨਚਾਰੇ॥ਨਿਜਘ
ਰਿਜਾਇਬਹੈਸਚੁਪਾਏਅਨਦਿਨੁਨਾਲਿਪਿਆਰੇ॥ਵਿਣੁਭਗਤੀਘਰਿਵਾਸੁਨਹੋਵੀ
ਸੁਣਿਅਹੁਲੋਕਸਬਾਏ॥ਨਾਨਕਸਰਸੀਤਾਪਿਰੁਪਾਏਰਾਤੀਸਾਚੈਨਾਏ॥੨॥ਪਿਰੁਧਨ
ਭਾਵੈਤਾਪਿਰਭਾਵੈਨਾਰੀਜੀਉ॥ਰੰਗਿਪ੍ਰੀਤਮਰਾਤੀਗੁਰਕੈਸਬਦਿਵੀਚਾਰੀਜੀਉ॥
ਗੁਰਸਬਦਿਵੀਚਾਰੀਨਾਹਪਿਆਰੀਨਿਵਿਨਿਵਿਭਗਤਿਕਰੇਈ॥ਮਾਇਆਮੋਹੁਜਲਾ
ਏਪ੍ਰੀਤਮੁਰਸਮਹਿਰੰਗੁਕਰੇਈ॥ਪ੍ਰਭਸਾਚੇਸੇਤੀਰੰਗਿਰੰਗੇਤੀਲਾਲਭਈਮਨੁਮਾਰੀ॥
ਨਾਨਕਸਾਚਿਵਸੀਸੋਹਾਗਣਿਪਿਰਸਿਉਪ੍ਰੀਤਿਪਿਆਰੀ॥੩॥ਪਿਰਘਰਿਸੋਹੈਨਾਰਿ
ਜੇਪਿਰਭਾਵਏਜੀਉ॥ਝੂਠੇਵੈਣਚਵੇਕਾਮਿਨਆਵਏਜੀਉ॥ਝੂਠੁਅਲਾਵੈਕਾਮਿਨ
ਆਵੈਨਾਪਿਰੁਦੇਖੈਨੈਣੀ॥ਅਵਗੁਣਿਆਰੀਕੰਤਿਵਿਸਾਰੀਛੂਟੀਵਿਧਣਰੈਣੀ॥

ਗੁਰਸਬਦੁਨਮਾਨੈਫਾਹੀਫਾਥੀਸਾਧਨਮਹਲੁਨਪਾਏ॥ਨਾਨਕਆਪੇਆਪੁਪਛਾਣੈਗੁਰ
ਮੁਖਿਸਹਜਿਸਮਾਏ॥੪॥ਧਨੁਸੋਹਾਗਣਿਨਾਰਿਜਿਨਿਪਿਰੁਜਾਣਿਆਜੀਉ॥ਨਾਮ
ਬਿਨਾਕੂੜਿਆਰਿਕੂੜੁਕਮਾਣਿਆਜੀਉ॥ਹਰਿਭਗਤਿਸੁਹਾਵੀਸਾਚੇਭਾਵੀਭਾਇ
ਭਗਤਿਪ੍ਰਭਰਾਤੀ॥ਪਿਰੁਰਲੀਆਲਾਜੋਬਨਿਬਾਲਾਤਿਸੁਰਾਵੇਰੰਗਿਰਾਤੀ॥ਗੁਰ
ਸਬਦਿਵਿਗਾਸੀਸਹੁਰਾਵਾਸੀਫਲੁਪਾਇਆਗੁਣਕਾਰੀ॥ਨਾਨਕਸਾਚੁਮਿਲੈਵ
ਡਿਆਈਪਿਰਘਰਿਸੋਹੈਨਾਰੀ॥੫॥੩॥

ਧਨਾਸਰੀਛੰਤਮਹਲਾ੪ ਘਰੁ੧ ੴਸਤਿਗੁਰਪ੍ਰਸਾਦਿ॥

ਹਰਿਜੀਉਕ੍ਰਿਪਾਕਰੇਤਾਨਾਮੁਧਿਆਈਐਜੀਉ॥ਸਤਿਗੁਰੁਮਿਲੈਸੁਭਾਇਸਹਜਿ
ਗੁਣਗਾਈਐਜੀਉ॥ਗੁਣਗਾਇਵਿਗਸੈਸਦਾਅਨਦਿਨੁਜਾਆਪਿਸਾਚੇਭਾਵਏ॥
ਅਹੰਕਾਰੁਹਉਮੈਤਜੈਮਾਇਆਸਹਜਿਨਾਮਿਸਮਾਵਏ॥ਆਪਿਕਰਤਾਕਰੇਸੋਈਆ
ਪਿਦੇਇਤਪਾਈਐ॥ਹਰਿਜੀਉਕ੍ਰਿਪਾਕਰੇਤਾਨਾਮੁਧਿਆਈਐਜੀਉ॥੧॥ਅੰਦਰਿ
ਸਾਚਾਨੇਹੁਪੂਰੇਸਤਿਗੁਰੈਜੀਉ॥ਹਉਤਿਸੁਸੇਵੀਦਿਨੁਰਾਤਿਮੈਕਦੇਨਵੀਸਰੈਜੀਉ॥
ਕਦੇਨਵਿਸਾਰੀਅਨਦਿਨੁਸਮਾਰੀਜਾਨਾਮੁਲਈਤਾਜੀਵਾ॥ਸ੍ਰਵਣੀਸੁਣੀਤਇਹੁ
ਮਨੁਤ੍ਰਿਪਤੈਗੁਰਮੁਖਿਅੰਮ੍ਰਿਤੁਪੀਵਾ॥ਨਦਰਿਕਰੇਤਾਸਤਿਗੁਰੁਮੇਲੇਅਨਦਿਨੁ
ਬਿਬੇਕਬੁਧਿਬਿਚਰੈ॥ਅੰਦਰਿਸਾਚਾਨੇਹੁਪੂਰੇਸਤਿਗੁਰੈ॥੨॥ਸਤਸੰਗਤਿਮਿਲੈਵ
ਡਭਾਗਿਤਾਹਰਿਰਸੁਆਵਏਜੀਉ॥ਅਨਦਿਨੁਰਹੈਲਿਵਲਾਇਤਸਹਜਿਸਮਾਵਏ
ਜੀਉ॥ਸਹਜਿਸਮਾਵੈਤਾਹਰਿਮਨਿਭਾਵੈਸਦਾਅਤੀਤੁਬੈਰਾਗੀ॥ਹਲਤਿਪਲਤਿ
ਸੋਭਾਜਗਅੰਤਰਿਰਾਮਨਾਮਿਲਿਵਲਾਗੀ॥ਹਰਖਸੋਗਦੁਹਾਤੇਮੁਕਤਾਜੋਪ੍ਰਭੁਕਰੇ
ਸੁਭਾਵਏ॥ਸਤਸੰਗਤਿਮਿਲੈਵਡਭਾਗਿਤਾਹਰਿਰਸੁਆਵਏਜੀਉ॥੩॥ਦੂਜੈਭਾ
ਇਦੁਖੁਹੋਇਮਨਮੁਖਜਮਿਜੋਹਿਆਜੀਉ॥ਹਾਇਹਾਇਕਰੇਦਿਨੁਰਾਤਿਮਾਇਆ
ਦੁਖਿਮੋਹਿਆਜੀਉ॥ਮਾਇਆਦੁਖਿਮੋਹਿਆਹਉਮੈਰੋਹਿਆਮੇਰੀਮੇਰੀਕਰਤਵਿਹਾ
ਵਏ॥ਜੋਪ੍ਰਭੁਦੇਇਤਿਸੁਚੇਤੈਨਾਹੀਅੰਤਿਗਇਆਪਛੁਤਾਵਏ॥ਬਿਨੁਨਾਵੈਕੋਸਾਥਿ
ਨਚਾਲੈਪੁਤ੍ਰਕਲਤ੍ਰਮਾਇਆਧੋਹਿਆ॥ਦੂਜੈਭਾਇਦੁਖੁਹੋਇਮਨਮੁਖਿਜਮਿਜੋ

ਹਿਆਜੀਉ॥੪॥ਕਰਿਕਿਰਪਾਲੇਹੁਮਿਲਾਇਮਹਲੁਹਰਿਪਾਇਆਜੀਉ॥ਸਦਾ
ਰਹੈਕਰਜੋੜਿਪ੍ਰਭੁਮਨਿਭਾਇਆਜੀਉ॥ਪ੍ਰਭੁਮਨਿਭਾਵੈਤਾਹੁਕਮਿਸਮਾਵੈਹੁਕਮੁਮੰਨਿ
ਸੁਖੁਪਾਇਆ॥ਅਨਦਿਨੁਜਪਤਰਹੈਦਿਨੁਰਾਤੀਸਹਜੇਨਾਮੁਧਿਆਇਆ॥ਨਾਮੋ
ਨਾਮੁਮਿਲੀਵਡਿਆਈਨਾਨਕਨਾਮੁਮਨਿਭਾਵਏ॥ਕਰਿਕਿਰਪਾਲੇਹੁਮਿਲਾਇਮਹ
ਲੁਹਰਿਪਾਵਏਜੀਉ॥੫॥੧॥

ਧਨਾਸਰੀਮਹਲਾ੫ ਛੰਤ ੴਸਤਿਗੁਰਪ੍ਰਸਾਦਿ॥

ਸਤਿਗੁਰਦੀਨਦਇਆਲਜਿਸੁਸੰਗਿਹਰਿਗਾਵੀਐਜੀਉ॥ਅੰਮ੍ਰਿਤੁਹਰਿਕਾਨਾਮੁਸਾ
ਧਸੰਗਿਰਾਵੀਐਜੀਉ॥ਭਜੁਸੰਗਿਸਾਧੂਇਕੁਅਰਾਧੂਜਨਮਮਰਨਦੁਖਨਾਸਏ॥ਧੁਰਿ
ਕਰਮੁਲਿਖਿਆਸਾਚੁਸਿਖਿਆਕਟੀਜਮਕੀਫਾਸਏ॥ਭੈਭਰਮਨਾਠੇਛੁਟੀਗਾਠੇਜਮ
ਪੰਥਿਮੂਲਿਨਆਵੀਐ॥ਬਿਨਵੰਤਿਨਾਨਕਧਾਰਿਕਿਰਪਾਸਦਾਹਰਿਗੁਣਗਾਵੀਐ॥੧॥
ਨਿਧਰਿਆਧਰਏਕੁਨਾਮੁਨਿਰੰਜਨੋਜੀਉ॥ਤੂਦਾਤਾਦਾਤਾਰੁਸਰਬਦੁਖਭੰਜਨੋਜੀਉ॥
ਦੁਖਹਰਤਕਰਤਾਸੁਖਹਸੁਆਮੀਸਰਣਿਸਾਧੂਆਇਆ॥ਸੰਸਾਰੁਸਾਗਰੁਮਹਾਬਿਖੜਾ
ਪਲਏਕਮਾਹਿਤਰਾਇਆ॥ਪੂਰਿਰਹਿਆਸਰਬਥਾਈਗੁਰਗਿਆਨਨੇਤ੍ਰੀਅੰਜਨੋ॥
ਬਿਨਵੰਤਿਨਾਨਕਸਦਾਸਿਮਰੀਸਰਬਦੁਖਭੈਭੰਜਨੋ॥੨॥ਆਪਿਲੀਏਲੜਿਲਾਇ
ਕ੍ਰਿਪਾਧਾਰੀਆਜੀਉ॥ਮੋਹਿਨਿਰਗੁਣੁਨੀਚੁਅਨਾਥੁਪ੍ਰਭਅਗਮਅਪਾਰੀਆਜੀ
ਉ॥ਦਇਆਲਸਦਾਕ੍ਰਿਪਾਲਸੁਆਮੀਨੀਚਥਾਪਣਹਾਰਿਆ॥ਜੀਅਜੰਤਸਭਿਵ
ਸਿਤੇਰੈਸਗਲਤੇਰੀਸਾਰਿਆ॥ਆਪਿਕਰਤਾਆਪਿਭੁਗਤਾਆਪਿਸਗਲਬੀਚਾਰੀ
ਆ॥ਬਿਨਵੰਤਨਾਨਕਗੁਣਗਾਇਜੀਵਾਹਰਿਜਪੁਜਪਉਬਨਵਾਰੀਆ॥੩॥ਤੇਰਾ
ਦਰਸੁਅਪਾਰੁਨਾਮੁਅਮੋਲਈਜੀਉ॥ਨਿਤਿਜਪਹਿਤੇਰੇਦਾਸਪੁਰਖਅਤੋਲਈਜੀ
ਉ॥ਸੰਤਰਸਨਵੂਠਾਆਪਿਤੂਠਾਹਰਿਰਸਹਿਸੇਈਮਾਤਿਆ॥ਗੁਰਚਰਨਲਾਗੇਮਹਾ
ਭਾਗੇਸਦਾਅਨਦਿਨੁਜਾਗਿਆ॥ਸਦਸਦਾਸਿੰਮ੍ਰਤਬ੍ਯ੍ਯਸੁਆਮੀਸਾਸਿਸਾਸਿਗੁਣ
ਬੋਲਈ॥ਬਿਨਵੰਤਿਨਾਨਕਧੂਰਿਸਾਧੂਨਾਮੁਪ੍ਰਭੂਅਮੋਲਈ॥੪॥੧॥

ਰਾਗੁਧਨਾਸਰੀਬਾਣੀਭਗਤਕਬੀਰਜੀਕੀ॥ ੴਸਤਿਗੁਰਪ੍ਰਸਾਦਿ॥
ਸਨਕਸਨੰਦਮਹੇਸਸਮਾਨਾਂ॥ਸੇਖਨਾਗਿਤੇਰੋਮਰਮੁਨਜਾਨਾਂ॥੧॥ਸੰਤਸੰਗਤਿਰਾਮੁਰਿਦੈਬਸ
ਈ॥੧॥ਰਹਾਉ॥ਹਨੂਮਾਨਸਰਿਗਰੁੜਸਮਾਨਾਂ॥ਸੁਰਪਤਿਨਰਪਤਿਨਹੀਗੁਨਜਾਨਾਂ॥੨॥ਚਾਰ
ਿਬੇਦਅਰੁਸਿੰਮ੍ਰਿਤਿਪੁਰਾਨਾਂ॥ਕਮਲਾਪਤਿਕਵਲਾਨਹੀਜਾਨਾਂ॥੩॥ਕਹਿਕਬੀਰਸੋਭ੍ਰਮੈ
ਨਾਂਹੀ॥ਪਗਲਗਿਰਾਮਰਹੈਸਰਨਾਂਹੀ॥੪॥੧॥ ॥ਦਿਨਤੇਪਹਰਪਹਰਤੇਘਰੀਆਂ
ਆਵਘਟੈਤਨੁਛੀਜੈ॥ਕਾਲੁਅਹੇਰੀਫਿਰੈਬਧਿਕਜਿਉਕਹਹੁਕਵਨਬਿਧਿਕੀਜੈ॥੧॥ਸੋ
ਦਿਨੁਆਵਨਲਾਗਾ॥ਮਾਤਪਿਤਾਭਾਈਸੁਤਬਨਿਤਾਕਹਹੁਕੋਊਹੈਕਾਕਾ॥੧॥ਰਹਾਉ॥ਜ
ਬਲਗੁਜੋਤਿਕਾਇਆਮਹਿਬਰਤੈਆਪਾਪਸੂਨਬੂਝੈ॥ਲਾਲਚਕਰੈਜੀਵਨਪਦਕਾਰੋ
ਚਨਕਛੂਨਸੂਝੈ॥੨॥ਕਹਤਕਬੀਰਸੁਨਹੁਰੇਪ੍ਰਾਨੀਛੋਡਹੁਮਨਕੇਭਰਮਾ॥ਕੇਵਲਨਾਮੁਜ
ਹੁਰੇਪ੍ਰਾਨੀਪਰਹੁਏਕਕੀਸਰਨਾਂ॥੩॥੨॥ ॥ਜੋਜਨੁਭਾਉਭਗਤਿਕਛੁਜਾਨੈਤਾਕਉ
ਅਚਰਜੁਕਾਹੋ॥ਜਿਉਜਲੁਜਲਮਹਿਪੈਸਿਨਨਿਕਸੈਤਿਉਢੁਰਿਮਿਲਿਓਜੁਲਾਹੋ॥੧॥
ਹਰਿਕੇਲੋਗਾਮੈਤਉਮਤਿਕਾਭੋਰਾ॥ਜਉਤਨੁਕਾਸੀਤਜਹਿਕਬੀਰਾਰਮਈਐਕਹਾਨਿਹੋ
ਰਾ॥੧॥ਰਹਾਉ॥ਕਹਤੁਕਬੀਰੁਸੁਨਹੁਰੇਲੋਈਭਰਮਿਨਭੂਲਹੁਕੋਈ॥ਕਿਆਕਾਸੀਕਿਆ
ਊਖਰੁਮਗਹਰੁਰਾਮੁਰਿਦੈਜਉਹੋਈ॥੨॥੩॥ ॥ਇੰਦ੍ਰਲੋਕਸਿਵਲੋਕਹਿਜੈਬੋ
ਓਛੇਤਪਕਰਿਬਾਹੁਰਿਐਬੋ॥੧॥ਕਿਆਮਾਂਗਉਕਿਛੁਥਿਰੁਨਾਹੀ॥ਰਾਮਨਾਮਰਖੁਮਨਮ
ਹੀ॥੧॥ਰਹਾਉ॥ਸੋਭਾਰਾਜਬਿਭੈਬਡਿਆਈ॥ਅੰਤਿਨਕਾਹੂਸੰਗਿਸਹਾਈ॥੨॥ਪੁਤ੍ਰ
ਕਲਤ੍ਰਲਛਮੀਮਾਇਆ॥ਇਨਤੇਕਹੁਕਵਨੈਸੁਖੁਪਾਇਆ॥੩॥ਕਹਤਕਬੀਰਅਵਰ
ਹੀਕਾਮਾ॥ਹਮਰੈਮਨਧਨਰਾਮਕੋਨਾਮਾ॥੪॥੪॥ ॥ਰਾਮਸਿਮਰਿਰਾਮਸਿਮਰਿ
ਸਿਮਰਿਭਾਈ॥ਰਾਮਨਾਮਸਿਮਰਨਬਿਨੁਬੂਡਤੇਅਧਿਕਾਈ॥੧॥ਰਹਾਉ॥ਬਨਿਤਾਸੁਤ
ਦੇਹਗ੍ਰੇਹਸੰਪਤਿਸੁਖਦਾਈ॥ਇਨਮੈਕਛੁਨਾਹਿਤੇਰੋਕਾਲਅਵਧਆਈ॥੧॥ਅਜਾਮ
ਗਜਗਨਿਕਾਪਤਿਤਕਰਮਕੀਨੇ॥ਤੇਊਉਤਰਿਪਾਰਿਪਰੇਰਾਮਨਾਮਲੀਨੇ॥੨॥ਸੂਕਰ
ਕਰਜੋਨਿਭ੍ਰਮੇਤਊਲਾਜਨਆਈ॥ਰਾਮਨਾਮਛਾਡਿਅੰਮ੍ਰਿਤਕਾਹੇਬਿਖੁਖਾਈ॥੩॥
ਜਭਰਮਕਰਮਬਿਧਿਨਿਖੇਧਰਾਮਨਾਮੁਲੇਹੀ॥ਗੁਰਪ੍ਰਸਾਦਿਜਨਕਬੀਰਰਾਮਕਰਿਸਨੇਹੀ

॥੫॥੫॥
ਧਨਾਸਰੀਬਾਣੀਭਗਤਨਾਮਦੇਵਜੀਕੀ॥ ੴਸਤਿਗੁਰਪ੍ਰਸਾਦਿ॥
ਗਹਰੀਕਰਿਕੈਨੀਵਖੁਦਾਈਊਪਰਿਮੰਡਪਛਾਏ॥ਮਾਰਕੰਡੇਤੇਕੋਅਧਿਕਾਈਜਿਨਿਤ੍ਰਿ
ਣਧਰਿਮੂੰਡਬਲਾਏ॥੧॥ਹਮਰੋਕਰਤਾਰਾਮੁਸਨੇਹੀ॥ਕਾਹੇਰੇਨਰਗਰਬੁਕਰਤਹਹੁਬਿ
ਨਸਿਜਾਇਝੂਠੀਦੇਹੀ॥੧॥ਰਹਾਉ॥ਮੇਰੀਮੇਰੀਕੈਰਉਕਰਤੇਦੁਰਜੋਧਨਸੇਭਾਈ॥ਬਾਰਹ
ਜੋਜਨਛਤ੍ਰੁਚਲੈਥਾਦੇਹੀਗਿਰਝਨਖਾਈ॥੨॥ਸਰਬਸੋਇਨਕੀਲੰਕਾਹੋਤੀਰਾਵਨਸੇ
ਅਧਿਕਾਈ॥ਕਹਾਭਇਓਦਰਿਬਾਂਧੇਹਾਥੀਖਿਨਮਹਿਭਈਪਰਾਈ॥੩॥ਦੁਰਬਾਸਾ
ਸਿਉਕਰਤਠਗਉਰੀਜਾਦਵਏਫਲਪਾਏ॥ਕ੍ਰਿਪਾਕਰੀਜਨਅਪੁਨੇਊਪਰਨਾਮਦੇਉਹ
ਰਿਗੁਨਗਾਏ॥੪॥੧॥ ॥ਦਸਬੈਰਾਗਨਿਮੋਹਿਬਸਿਕੀਨੀਪੰਚਹੁਕਾਮਿਟਨਾਵ
ਊ॥ਸਤਰਿਦੋਇਭਰੇਅੰਮ੍ਰਿਤਸਰਿਬਿਖੁਕਉਮਾਰਿਕਢਾਵਉ॥੧॥ਪਾਛੈਬਹੁਰਿਨ
ਆਵਨੁਪਾਵਉ॥ਅੰਮ੍ਰਿਤਬਾਣੀਘਟਤੇਉਚਰਉਆਤਮਕਉਸਮਝਾਵਉ॥੧॥ਰਹਾਉ
॥ਬਜਰਕੁਠਾਰੁਮੋਹਿਹੈਛੀਨਾਂਕਰਿਮਿੰਨਤਿਲਗਿਪਾਵਉ॥ਸੰਤਨਕੇਹਮਉਲਟੇਸੇਵ
ਕਭਗਤਨਤੇਡਰਪਾਵਉ॥੨॥ਇਹਸੰਸਾਰਤੇਤਬਹੀਛੂਟਉਜਉਮਾਇਆਨਹਲਪ
ਟਾਵਉ॥ਮਾਇਆਨਾਮੁਗਰਭਜੋਨਿਕਾਤਿਹਤਜਿਦਰਸਨੁਪਾਵਉ॥੩॥ਇਤੁਕਰਿਭ
ਗਤਿਕਰਹਿਜੋਜਨਤਿਨਭਉਸਗਲਚੁਕਾਈਐ॥ਕਹਤਨਾਮਦੇਉਬਾਹਰਿਕਿਆਭ
ਰਮਹੁਇਹਸੰਜਮਹਰਿਪਾਈਐ॥੪॥੨॥ ॥ਮਾਰਵਾੜਿਜੈਸੇਨੀਰੁਬਾਲਹਾ
ਬੇਲਿਬਾਲਹਾਕਰਹਲਾ॥ਜਿਉਕੁਰੰਕਨਿਸਿਨਾਦੁਬਾਲਹਾਤਿਉਮੇਰੈਮਨਿਰਾਮ
ਈਆ॥੧॥ਤੇਰਾਨਾਮੁਰੂੜੋਰੂਪੁਰੂੜੋਅਤਿਰੰਗਰੂੜੋਮੇਰੋਰਾਮਈਆ॥੧॥ਰਹਾਉ॥
ਜਿਉਧਰਣੀਕਉਇੰਦ੍ਰੁਬਾਲਹਾਕੁਸਮਬਾਸੁਜੈਸੇਭਵਰਲਾ॥ਜਿਉਕੋਕਿਲਕਉ
ਅੰਬੁਬਾਲਹਾਤਿਉਮੇਰੈਮਨਿਰਾਮਈਆ॥੨॥ਚਕਵੀਕਉਜੈਸੇਸੂਰੁਬਾਲਹਾਮਾ
ਨਸਰੋਵਰਹੰਸੁਲਾ॥ਜਿਉਤਰੁਣੀਕਉਕੰਤੁਬਾਲਹਾਤਿਉਮੇਰੈਮਨਿਰਾਮਈਆ॥੩॥
ਬਾਰਿਕਕਉਜੈਸੇਖੀਰੁਬਾਲਹਾਚਾਤ੍ਰਿਕਮੁਖਜੈਸੇਜਲਧਰਾ॥ਮਛੁਲੀਕਉਜੈਸੇਨੀ
ਰੁਬਾਲਹਾਤਿਉਮੇਰੈਮਨਿਰਾਮਈਆ॥੪॥ਸਾਧਿਕਸਿਧਸਗਲਮੁਨਿਚਾਹਹਿਬਿ

ਰਲੋਕਪੂਰੀਠੁਲਾ॥ਸਗਲਭਵਣਤੇਰੋਨਾਮੁਬਾਲਹਾਤਿਉਨਾਮੇਮਨਿਬੀਠੁਲਾ॥੫॥
੩॥ ॥ਪਹਿਲਪੁਰੀਏਪੁੰਡਰਕਵਨਾ॥ਤਾਚੇਹੰਸਾਸਗਲੇਜਨਾਂ॥ਕ੍ਰਿਸਨਾਤੇਜਾਨਊਹਰਿ
ਹਰਿਨਾਚੰਤੀਨਚਨਾ॥੧॥ਪਹਿਲਪੁਰਸਾਬਿਰਾ॥ਅਥੋਨਪੁਰਸਾਦਮਰਾ॥ਅਸਗਾਅ
ਸਉਸਰਾ॥ਹਰਿਕਾਬਾਗਰਨਾਚੈਪਿੰਧੀਮਹਿਸਾਗਰਾ॥੧॥ਰਹਾਉ॥ਨਾਚੰਤੀਗੋਪੀਜੰ
ਨਈਆਤੇਬੈਰੇਕੰਨਾ॥ਤਰਕੁਨਚਾ॥ਭ੍ਰਮੀਆਚਾ॥ਕੇਸਵਾਬਚਉਨੀਅਈਏਮਈਏਏ
ਕਆਨਜੀਉ॥੨॥ਪਿੰਧੀਉਭਕਲੇਸੰਸਾਰਾ॥ਭ੍ਰਮਿਭ੍ਰਮਿਆਏਤੁਮਚੇਦੁਆਰਾ॥ਤੂਕੂ
ਨੁਰੇ॥ਮੈਜੀ॥ਨਾਮਾ॥ਹੋਜੀ॥ਆਲਾਤੇਨਿਵਾਰਣਾਜਮਕਾਰਣਾ॥੩॥੪॥
ਪਤਿਤਪਾਵਨਮਾਧਉਬਿਰਦੁਤੇਰਾ॥ਧੰਨਿਤੇਵੈਮੁਨਿਜਨਜਿਨਧਿਆਇਓਹਰਿਪ੍ਰਭੁ
ਮੇਰਾ॥੧॥ਮੇਰੈਮਾਥੈਲਾਗੀਲੇਧੂਰਿਗੋਬਿੰਦਚਰਨਨਕੀ॥ਸੁਰਿਨਰਮੁਨਿਜਨਤਿ
ਹੂਤੇਦੂਰਿ॥੧॥ਰਹਾਉ॥ਦੀਨਕਾਦਇਆਲੁਮਾਧੌਗਰਬਪਰਹਾਰੀ॥ਚਰਨਸਰਨਨਾ
ਮਾਬਲਿਤਿਹਾਰੀ॥੨॥੫॥

ਧਨਾਸਰੀਭਗਤਰਵਿਦਾਸਜੀਕੀ॥ ੴ ਸਤਿਗੁਰਪ੍ਰਸਾਦਿ॥

ਹਮਸਰਿਦੀਨੁਦਇਆਲੁਨਤੁਮਸਰਿਅਬਪਤੀਆਰੁਕਿਆਕੀਜੈ॥ਬਚਨੀਤੋ
ਰਮਨੁਮਾਨੈਜਨਕਉਪੂਰਨੁਦੀਜੈ॥੧॥ਹਉਬਲਿਬਲਿਜਾਉਰਮਈਆਕਾਰਨੇ
ਕਾਰਨਕਵਨਅਬੋਲ॥ਰਹਾਉ॥ਬਹੁਤਜਨਮਬਿਛੁਰੇਥੇਮਾਧਉਇਹੁਜਨਮੁਤੁ
ਰੇਲੇਖੇ॥ਕਹਿਰਵਿਦਾਸਆਸਲਗਿਜੀਵਉਚਿਰਭਇਓਦਰਸਨੁਦੇਖੇ॥੨॥੧॥
॥ਚਿਤਿਸਿਮਰਨੁਕਰਉਨੈਨਅਵਿਲੋਕਨੋਸ੍ਰਵਨਬਾਨੀਸੁਜਸੁਪੂਰਿਰਾਖਉ
ਮਨੁਸੁਮਧੁਕਰੁਕਰਉਚਰਨਹਿਰਦੇਧਰਉਰਸਨਅੰਮ੍ਰਿਤਰਾਮਨਾਮਭਾਖਉ॥੧॥ਮੇ
ਰੀਪ੍ਰੀਤਿਗੋਬਿੰਦਸਿਉਜਿਨਿਘਟੈ॥ਮੈਤਉਮੋਲਿਮਹਗੀਲਈਜੀਅਸਟੈ॥੧॥
ਰਹਾਉ॥ਸਾਧਸੰਗਤਿਬਿਨਾਭਾਉਨਹੀਊਪਜੈਭਾਵਬਿਨੁਭਗਤਿਨਹੋਇਤੇਰੀ
ਕਹੈਰਵਿਦਾਸੁਇਕਬੇਨਤੀਹਰਿਸਿਉਪੈਜਰਾਖਹੁਰਾਜਾਰਾਮਮੇਰੀ॥੨॥੨॥
ਨਾਮੁਤੇਰੋਆਰਤੀਮਜਨੁਮੁਰਾਰੇ॥ਹਰਿਕੇਨਾਮਬਿਨੁਝੂਠੇਸਗਲਪਸਾਰੇ॥੧॥ਰਹਾ
ਉ॥ਨਾਮੁਤੇਰੋਆਸਨੋਨਾਮੁਤੇਰੋਉਰਸਾ॥ਨਾਮੁਤੇਰਾਕੇਸਰੋਲੇਛਿਟਕਾਰੇ॥ਨਾਮੁਤੇ

ਰਾਅੰਭੁਲਾਨਾਮੁਤੇਰੋਚੰਦਨੋਘਸਿਜਪੇਨਾਮੁਲੇਤੁਝਹਿਕਉਚਾਰੇ॥੧॥ਨਾਮੁਤੇਰਾਦੀਵਾਨਾਮੁਤੇਰੋਬਾ ੩੫੪
ਤੇਲੁਲੇਮਾਹਿਪਸਾਰੇ॥ਨਾਮਤੇਰੇਕੀਜੋਤਿਲਗਾਈਭਇਓਉਜਿਆਰੋਭਵਨਸਗਲਾਰੇ॥
੨॥ਨਾਮੁਤੇਰੋਤਾਗਾਨਾਮੁਫੂਲਮਾਲਾਭਾਰਅਠਾਰਹਸਗਲਜੂਠਾਰੇ॥ਤੇਰੋਕੀਆਤੁਝਹਿਕਿ
ਆਅਰਪਉਨਾਮੁਤੇਰਾਤੁਹੀਚਵਰਢੋਲਾਰੇ॥੩॥ਦਸਅਠਾਅਠਸਠੇਚਾਰੇਖਾਣੀਇਹੈਵ
ਰਤਣਿਹੈਸਗਲਸੰਸਾਰੇ॥ਕਹੈਰਵਿਦਾਸੁਨਾਮੁਤੇਰੋਆਰਤੀਸਤਿਨਾਮੁਹੈਹਰਿਭੋਗਤੁਹਾਰੇ॥
੪॥੩॥

ਧਨਾਸਰੀਬਾਣੀਭਗਤਾਂਕੀਤ੍ਰਿਲੋਚਨ॥ ੴ ਸਤਿਗੁਰਪ੍ਰਸਾਦਿ॥

ਨਾਰਾਇਣਨਿੰਦਸਿਕਾਇਭੂਲੀਗਵਾਰੀ॥ਦੁਕ੍ਰਿਤੁਸੁਕ੍ਰਿਤੁਥਾਰੋਕਰਮੁਰੀ॥੧॥ਰਹਾਉ॥
ਸੰਕਰਾਮਸਤਕਿਬਸਤਾਸੁਰਸਰੀਇਸਨਾਨਰੇ॥ਕੁਲਜਨਮਧੇਮਲਿਓਸਾਰਗਪਾਨਰੇ॥
ਕਰਮਕਰਿਕਲੰਕੁਮਫੀਟਸਿਰੀ॥੧॥ਬਿਸ੍ਵਕਾਦੀਪਕੁਸ੍ਵਾਮੀਤਾਚੇਰੇਸੁਆਰਥੀਪੰਖੀ
ਰਾਇਗਰੁੜਤਾਚੇਬਾਧਵਾ॥ਕਰਮਕਰਿਅਰੁਣਪਿੰਗੁਲਾਰੀ॥੨॥ਅਨਿਕਪਾਤਿਕਹਰ
ਤਾਤ੍ਰਿਭਵਣਨਾਥੁਰੀਤੀਰਥਿਤੀਰਥਿਭ੍ਰਮਤਾਲਹੈਨਪਾਰੁਰੀ॥ਕਰਮਕਰਿਕਪਾਲੁਮਫੀਟ
ਰੀ॥੩॥ਅੰਮ੍ਰਿਤਸਸੀਅਧੇਨਲਛਿਮੀਕਲਪਤਰਸਿਖਰਿਸੁਨਾਗਰਨਦੀਚੇਨਾਥੰ॥
ਕਰਮਕਰਿਖਾਰੁਮਫੀਟਸਿਰੀ॥੪॥ਦਾਧੀਲੇਲੰਕਾਗੜੁਉਪਾੜੀਲੇਰਾਵਣਬਣੁਸ
ਲਿਬਿਸਲਿਆਣਿਤੋਖੀਲੇਹਰੀ॥ਕਰਮਕਰਿਕਛਉਟੀਮਫੀਟਸਿਰੀ॥੫॥ਪੂਰਬ
ਲੋਕ੍ਰਿਤਕਰਮੁਨਮਿਟੈਰੀਘਰਗੇਹਣਿਤਾਚੇਮੋਹਿਜਾਪੀਅਲੇਰਾਮਚੇਨਾਮੰ॥ਬਦਤਿ
ਤ੍ਰਿਲੋਚਨਰਾਮਜੀ॥੬॥੧॥ ਸ੍ਰੀਸੈਣੁ॥
ਧੂਪਦੀਪਘ੍ਰਿਤਸਾਜਿਆਰਤੀ॥ਵਾਰਨੇਜਾਉਕਮਲਾਪਤੀ॥੧॥ਮੰਗਲਾਹਰਿਮੰਗ
ਲਾ॥ਨਿਤਮੰਗਲੁਰਾਜਾਰਾਮਰਾਇਕੋ॥੧॥ਰਹਾਉ॥ਊਤਮੁਦੀਅਰਾਨਿਰਮਲਬਾਤੀ॥
ਤੁਹੀਨਿਰੰਜਨੁਕਮਲਾਪਾਤੀ॥੨॥ਰਾਮਾਭਗਤਿਰਾਮਾਨੰਦੁਜਾਨੈ॥ਪੂਰਨਪਰਮਾਨੰਦੁਬਖਾ
ਨੈ॥੩॥ਮਦਨਮੂਰਤਿਭੈਤਾਰਿਗੋਬਿੰਦੇ॥ਸੈਨੁਭਣੈਭਜੁਪਰਮਾਨੰਦੇ॥੪॥੨॥
ਪੀਪਾ ॥ਕਾਯਉਦੇਵਾਕਾਇਅਉਦੇਵਲਕਾਇਅਉਜੰਗਮਜਾ
ਤੀ॥ਕਾਇਅਉਧੂਪਦੀਪਨਈਬੇਦਾ॥ਕਾਇਅਉਪੂਜਉਪਾਤੀ॥੧॥ਕਾਇਆਬਹੁ

ਖੰਡੋਖੋਜਤੇਨਵਨਿਧਿਪਾਈ॥ਨਾਕਛੁਆਇਬੋਨਾਕਛੁਜਾਇਬੋਰਾਮਕੀਦੁਹਾਈ
॥੧॥ਰਹਾਉ॥ਜੋਬ੍ਰਹਮੰਡੇਸੋਈਪਿੰਡੇਜੋਖੋਜੈਸੋਪਾਵੈ॥ਪੀਪਾਪ੍ਰਣਵੈਪਰਮਤ
ਤੁਹੈਸਤਿਗੁਰੁਹੋਇਲਖਾਵੈ॥੨॥੧॥
ਧੰਨਾ॥ ॥ਗੋਪਾਲਤੇਰਾਆਰਤਾ॥ਜੋਜਨਤੁਮਰੀਭਗਤਿਕਰੰਤੇਤਿਨਕੇਕਾਜ
ਸਵਾਰਤਾ॥੧॥ਰਹਾਉ॥ਦਾਲਿਸੀਧਾਮਾਗਉਘੀਉ॥ਹਮਰਾਖੁਸੀਕਰੈਨਿਤਜੀਉ
॥ਪਨੀਆਛਾਦਨੁਨੀਕਾ॥ਅਨਾਜੁਮਗਉਸਤਸੀਕਾ॥੧॥ਗਊਭੈਸਮਗਉਲ
ਵੇਰੀ॥ਇਕਤਾਜਨਿਤੁਰੀਚੰਗੇਰੀ॥ਘਰਕੀਗੀਹਨਿਚੰਗੀ॥ਜਨੁਧੰਨਾਲੇਵੈਮੰ
॥੨॥੧॥

ਜੈਤਸਰੀਮਹਲਾ੪ ਘਰੁ੧ ਚਉਪਦੇ॥ ੧ੴਸਤਿਗੁਰਪ੍ਰਸਾਦਿ॥
ਮੇਰੈਹੀਅਰੈਰਤਨੁਨਾਮੁਹਰਿਬਸਿਆਗੁਰਿਹਾਥੁਧਰਿਓਮੇਰੈਮਾਥਾ॥ਜਨਮਜਨਮ
ਕੇਕਿਲਬਿਖਦੁਖਉਤਰੇਗੁਰਿਨਾਮੁਦੀਓਰਿਨੁਲਾਥਾ॥੧॥ਮੇਰੇਮਨਭਜੁਰਾਮਨਾਮੁਸ
ਭਿਅਰਥਾ॥ਗੁਰਿਪੂਰੈਹਰਿਨਾਮੁਦ੍ਰਿੜਾਇਆਬਿਨੁਨਾਵੈਜੀਵਨੁਬਿਰਥਾ॥ਰਹਾਉ॥ਬਿ
ਨੁਗੁਰਮੂੜਭਏਹੈਮਨਮੁਖਤੇਮੋਹਮਾਇਆਨਿਤਫਾਥਾ॥ਤਿਨਸਾਧੂਚਰਣਨਸੇਵੇਕਬਹੂ
ਤਿਨਸਭੁਜਨਮੁਅਕਾਥਾ॥੨॥ਜਿਨਸਾਧੂਚਰਣਸਾਧਸੇਵੇਤਿਨਸਫਲਿਓਜਨਮੁਸਨਾਥਾ ਪਗ
ਮੋਕਉਕੀਜੈਦਾਸੁਦਾਸਦਾਸਨਕੋਹਰਿਦਇਆਧਾਰਿਜਗੰਨਾਥਾ॥੩॥ਹਮਅੰਧੁਲੇਗਿ
ਆਨਹੀਨਅਗਿਆਨੀਕਿਉਚਾਲਹਮਾਰਗਿਪੰਥਾ॥ਹਮਅੰਧੁਲੇਕਉਗੁਰਅੰਚਲੁ
ਦੀਜੈਜਨਨਾਨਕਚਲਹਮਿਲੰਥਾ॥੪॥੧॥ਜੈਤਸਰੀਮਹਲਾ੪ ॥
ਹੀਰਾਲਾਲਅਮੋਲਕੁਹੈਭਾਰੀਬਿਨੁਗਾਹਕਮੀਕਾਕਾਖਾ॥ਰਤਨਗਾਹਕੁਗੁਰੁਸਾਧੂਦੇਖਿ
ਓਤਬਰਤਨੁਬਿਕਾਨੋਲਾਖਾ॥੧॥ਮੇਰੈਮਨਿਗੁਪਤਹੀਰੁਹਰਿਰਾਖਾ॥ਦੀਨਦਇਆਲਿ
ਮਿਲਾਇਓਗੁਰੁਸਾਧੂਗੁਰਿਮਿਲਿਐਹੀਰੁਪਰਾਖਾ॥ ॥ਰਹਾਉ॥ਮਨਮੁਖਕੋਠੀਅਗਿ
ਆਨੁਅੰਧੇਰਾਤਿਨਘਰਿਰਤਨੁਨਲਾਖਾ॥ਤੇਊਝਖਿਭਰਮਿਮੁਏਗਾਵਾਰੀਮਾਇਆਭੁ
ਇਅੰਗਬਿਖੁਚਾਖਾ॥੨॥ਹਰਿਹਰਿਸਾਧਮੇਲਹੁਜਨਨੀਕੇਹਰਿਸਾਧੂਸਰਣਿਹਮਰਾ
ਖਾ॥ਹਰਿਅੰਗੀਕਾਰੁਕਰਹੁਪ੍ਰਭਸੁਆਮੀਹਮਪਰਿਭਾਗਿਤੁਮਪਾਖਾ॥੩॥ਜਿਹਵਾਕਿ
ਆਗੁਣਆਖਿਵਖਾਣਹਤੁਮਵਡਅਗਮਵਡਪੁਰਖਾ॥ਜਨਨਾਨਕਹਰਿਕਿਰਪਾਧਾ
ਰੀਪਾਖਾਣੁਡੁਬਤਹਰਿਰਾਖਾ॥੪॥੨॥ਜੈਤਸਰੀਮਃ੪ ॥ਹਮਬਾਰਿਕਕਛੂਅ
ਨਜਾਨਹਗਤਿਮਿਤਿਤੇਰੇਮੂਰਖਮੁਗਧਇਆਨਾ॥ਹਰਿਕਿਰਪਾਧਾਰਿਦੀਜੈਮਤਿਊਤਮ
ਕਰਿਲੀਜੈਮੁਗਧੁਸਿਆਨਾ॥੧॥ਮੇਰਾਮਨੁਆਲਸੀਆਉਘਲਾਨਾ॥ਹਰਿਹਰਿਆ
ਨਿਮਿਲਾਇਓਗੁਰੁਸਾਧੂਮਿਲਿਸਾਧੂਕਪਟਖੁਲਾਨਾ॥ਰਹਾਉ॥ਗੁਰਖਿਨੁਖਿਨੁਪ੍ਰੀਤਿਲਗਾ
ਵਹੁਮੇਰੈਹੀਅਰੈਮੇਰੇਪ੍ਰੀਤਮਨਾਮੁਪਰਾਨਾ॥ਬਿਨੁਨਾਵੈਮਰਿਜਾਈਐਮੇਰੇਠਾਕੁਰਜਿਉਅਮਲੀ
ਅਮਲਿਲੁਭਾਨਾ॥੨॥ਜਿਨਮਨਿਪ੍ਰੀਤਿਲਗੀਹਰਿਕੇਰੀਤਿਨਧੁਰਿਭਾਗਿਪੁਰਾਨਾ॥
੧॥ਤਿਨਹਮਚਰਣਸਰੇਵਹਖਿਨੁਖਿਨੁਜਿਨਹਰਿਮੀਠਲਗਾਨਾ॥੩॥ਹਰਿਹਰਿਕ੍ਰਿਪਾ

ਧਾਰੀਮੇਰੈਠਾਕੁਰਿਜਨੁਬਿਛੁਰਿਆਚਿਰੀਮਿਲਾਨਾ॥ਧਨੁਧਨੁਸਤਿਗੁਰੁਜਿਨਿਨਾਮੁਦ੍ਰਿ
ੜਾਇਆਜਨੁਨਾਨਕੁਤਿਸੁਕੁਰਬਾਨਾ॥੪॥੩॥ਜੈਤਸਰੀਮਹਲਾ੪ ॥ਸਤਿਗੁਰੁ
ਸਾਜਨੁਪੁਰਖੁਵਡਪਾਇਆਹਰਿਰਸਕਿਰਸਕਿਫਲੁਲਾਗਿਬਾ॥ਮਾਇਆਭੁਇ
ਅੰਗਗ੍ਰਸਿਓਹੈਪ੍ਰਾਣੀਗੁਰਬਚਨੀਬਿਸੁਹਰਿਕਾਢਿਬਾ॥੧॥ਮੇਰਾਮਨੁਰਾਮਨਾਮਰ
ਸਿਲਾਗਿਬਾ॥ਹਰਿਕੀਏਪਤਿਤਪਵਿਤ੍ਰਮਿਲਿਸਾਧਗੁਰਹਰਿਨਾਮੈਹਰਿਰਸੁਚਾ
ਖਿਬਾ॥ਰਹਾਉ॥ਧਨੁਧਨੁਵਡਭਾਗਮਿਲਿਓਗੁਰੁਸਾਧੂਮਿਲਿਸਾਧੂਲਿਵਉ
ਨਮਨਿਲਾਗਿਬਾ॥ਤ੍ਰਿਸਨਾਅਗਨਿਬੁਝੀਸਾਂਤਿਪਾਈਹਰਿਨਿਰਮਲਨਿਰਮ
ਲਗੁਨਗਾਇਬਾ॥੨॥ਤਿਨਕੇਭਾਗਖੀਨਧੁਰਿਪਾਏਜਿਨਸਤਿਗੁਰਦਰਸੁਨਪਾ
ਇਬਾ॥ਤੇਦੂਜੈਭਾਇਪਵਹਿਗ੍ਰਭਜੋਨੀਸਭੁਬਿਰਥਾਜਨਮੁਤਿਨਜਾਇਬਾ॥੩॥ਹ
ਰਿਦੇਹੁਬਿਮਲਮਤਿਗੁਰਸਾਧਪਗਸੇਵਹਹਮਹਰਿਮੀਠਲਗਾਇਬਾ॥ਜਨੁਨਾਨ
ਕੁਰੇਣਸਾਧਪਗਮਾਗੈਹਰਿਹੋਇਦਇਆਲੁਦਿਵਾਇਬਾ॥੪॥੪॥ਜੈਤਸਰੀਮਹ
ਲਾ੪॥ਜਿਨਹਰਿਹਿਰਦੈਨਾਮੁਨਬਸਿਓਤਿਨਮਾਤਕੀਜੈਹਰਿਬਾਂਝਾ॥ਤਿਨਸੁੰਞੀਦੇ
ਹਫਿਰਹਿਬਿਨੁਨਾਵੈਓਇਖਪਿਖਪਿਮੁਏਕਰਾਂਝਾ॥੧॥ਮੇਰੇਮਨਜਪਿਰਾਮਨਾਮੁ
ਹਰਿਮਾਝਾ॥ਹਰਿਹਰਿਕ੍ਰਿਪਾਲਿਕ੍ਰਿਪਾਪ੍ਰਭਿਧਾਰੀਗੁਰਿਗਿਆਨੁਦੀਓਮਨੁਸਮਝਾ॥
ਰਹਾਉ॥ਹਰਿਕੀਰਤਿਕਲਜੁਗਿਪਦੁਊਤਮੁਹਰਿਪਾਈਐਸਤਿਗੁਰਮਾਝਾ॥ਹਉਬਲਿ
ਹਾਰੀਸਤਿਗੁਰਅਪੁਨੇਜਿਨਿਗੁਪਤੁਨਾਮੁਪਰਗਾਝਾ॥੨॥ਦਰਸਨੁਸਾਧਮਿਲਿਓਵ
ਡਭਾਗੀਸਭਿਕਿਲਬਿਖਗਏਗਵਾਝਾ॥ਸਤਿਗੁਰੁਸਾਹੁਪਾਇਆਵਡਦਾਣਾਹਰਿਕੀ
ਏਬਹੁਗੁਣਸਾਝਾ॥੩॥ਜਿਨਕਉਕ੍ਰਿਪਾਕਰੀਜਗਜੀਵਨਿਹਰਿਉਰਿਧਾਰਿਓਮਨਮਾ
ਝਾ॥ਧਰਮਰਾਇਦਰਿਕਾਗਦਫਾਰੇਜਨਨਾਨਕਲੇਖਾਸਮਝਾ॥੪॥੫॥
ਜੈਤਸਰੀਮਹਲਾ੪॥ਸਤਸੰਗਤਿਸਾਧਪਾਈਵਡਭਾਗੀਮਨੁਚਲਤੌਭਇਓਅਰੂੜਾ
॥ਅਨਹਤਧੁਨਿਵਾਜਹਿਨਿਤਵਾਜੇਹਰਿਅੰਮ੍ਰਿਤਧਾਰਰਸਿਲੀੜਾ॥੧॥ਮੇਰੇਮਨਜ
ਪਿਰਾਮਨਾਮੁਹਰਿਰੂੜਾ॥ਮੇਰੈਮਨਿਤਨਿਪ੍ਰੀਤਿਲਗਾਈਸਤਿਗੁਰਿਹਰਿਮਿਲਿਓਲਾ
ਇਝਪੀੜਾ॥ਰਹਾਉ॥ਸਾਕਤਬੰਧਭਏਹੈਮਾਇਆਬਿਖੁਸੰਚਹਿਲਾਇਜਕੀੜਾ॥

ਹਰਿਕੈਅਰਥਿਖਰਚਿਨਹਸਾਕਹਿਜਮਕਾਲੁਸਹਹਿਸਿਰਿਪੀੜਾ॥੨॥ਜਿਨਹਰਿਅਰਥਿਸ
ਰੀਰੁਲਗਾਇਆਗੁਰਸਾਧੂਬਹੁਸਰਧਾਲਾਇਮੁਖਿਧੂੜਾ॥ਹਲਤਿਪਲਤਿਹਰਿਸੋਭਾਪਾ
ਵਹਿਹਰਿਰੰਗੁਲਗਾਮਨਿਗੂੜਾ॥੩॥ਹਰਿਹਰਿਮੇਲਿਮੇਲਿਜਨਸਾਧੂਹਮਸਾਧਜਨਕਾ
ਕੀੜਾ॥ਜਨਨਾਨਕਪ੍ਰੀਤਿਲਗੀਪਗਸਾਧਗੁਰਮਿਲਿਸਾਧੂਪਾਖਾਣੁਹਰਿਓਮਨੁਮੂੜਾ॥
੪॥੬॥
ਜੈਤਸਰੀਮਹਲਾ ੪ ਘਰੁ ੨ ੴ ਸਤਿਗੁਰਪ੍ਰਸਾਦਿ॥
ਹਰਿਹਰਿਸਿਮਰਹੁਅਗਮਅਪਾਰਾ॥ਜਿਸੁਸਿਮਰਤਦੁਖੁਮਿਟੈਹਮਾਰਾ॥ਹਰਿਹਰਿਸਤਿ
ਗੁਰੁਪੁਰਖੁਮਿਲਾਵਹੁਗੁਰਿਮਿਲਿਐਸੁਖੁਹੋਈਰਾਮ॥੧॥ਹਰਿਗੁਣਗਾਵਹੁਮੀਤਹਮਾਰੇ॥
ਹਰਿਹਰਿਨਾਮੁਰਖਹੁਉਰਧਾਰੇ॥ਹਰਿਹਰਿਅੰਮ੍ਰਿਤਬਚਨਸੁਣਾਵਹੁਗੁਰਮਿਲਿਐਪਰ
ਗਟੁਹੋਈਰਾਮ॥੨॥ਮਧੁਸੂਦਨਹਰਿਮਾਧੋਪ੍ਰਾਨਾ॥ਮੇਰੈਮਨਿਤਨਿਅੰਮ੍ਰਿਤਮੀਠਲਗਾ
ਨਾ॥ਹਰਿਹਰਿਦਇਆਕਰਹੁਗੁਰੁਮੇਲਹੁਪੁਰਖੁਨਿਰੰਜਨੁਸੋਈਰਾਮ॥੩॥ਹਰਿਹਰਿਨਾ
ਮੁਸਦਾਸੁਖਦਾਤਾ॥ਹਰਿਕੈਰੰਗਿਮੇਰਾਮਨੁਰਾਤਾ॥ਹਰਿਹਰਿਮਹਾਪੁਰਖੁਗੁਰੁਮੇਲਹੁਗੁਰ
ਨਾਨਕਨਾਮਿਸੁਖੁਹੋਈਰਾਮ॥੪॥੧॥੭॥ਜੈਤਸਰੀਮਃ ੪ ॥ਹਰਿਹਰਿਹਰਿਹਰਿ
ਨਾਮੁਜਪਾਹਾ॥ਗੁਰਮੁਖਿਨਾਮੁਸਦਾਲੈਲਾਹਾ॥ਹਰਿਹਰਿਹਰਿਹਰਿਭਗਤਿਦ੍ਰਿੜਾਵਹੁਹ
ਰਿਹਰਿਨਾਮੁਓਮਾਹਾਰਾਮ॥੧॥ਹਰਿਹਰਿਨਾਮੁਦਇਆਲੁਧਿਆਹਾ॥ਹਰਿਕੈਰੰਗਿਸਦਾ
ਗੁਣਗਾਹਾ॥ਹਰਿਹਰਿਹਰਿਜਸੁਘੂਮਰਿਪਾਵਹੁਮਿਲਿਸਤਸੰਗਿਓਮਾਹਾਰਾਮ॥੨॥
ਆਉਸਖੀਹਰਿਮੇਲਿਮਿਲਾਹਾ॥ਸੁਣਿਹਰਿਕਥਾਨਾਮੁਲੈਲਾਹਾ॥ਹਰਿਹਰਿਕ੍ਰਿਪਾ
ਧਾਰਿਗੁਰਮੇਲਹੁਗੁਰਿਮਿਲਿਐਹਰਿਓਮਾਹਾਰਾਮ॥੩॥ਕਰਿਕੀਰਤਿਜਸੁਅਗਮ
ਅਥਾਹਾ॥ਖਿਨੁਖਿਨੁਰਾਮਨਾਮੁਗਾਵਾਹਾ॥ਮੋਕਉਧਾਰਿਕ੍ਰਿਪਾਮਿਲੀਐਗੁਰਦਾਤੇ
ਹਰਿਨਾਨਕਭਗਤਿਓਮਾਹਾਰਾਮ॥੪॥੨॥੮॥ਜੈਤਸਰੀਮਃ ੪ ॥ਰਸਿਰਸਿ
ਰਾਮੁਰਸਾਲੁਸਲਾਹਾ॥ਮਨੁਰਾਮਨਾਮਿਭੀਨਾਲੈਲਾਹਾ॥ਖਿਨੁਖਿਨੁਭਗਤਿਕਰਹ
ਦਿਨੁਰਾਤੀਗੁਰਮਤਿਭਗਤਿਓਮਾਹਾਰਾਮ॥੧॥ਹਰਿਹਰਿਗੁਣਗੋਵਿੰਦਜਪਾਹਾ॥ਮ
ਨੁਤਨੁਜੀਤਿਸਬਦੁਲੈਲਾਹਾ॥ਗੁਰਮਤਿਪੰਚਦੂਤਵਸਿਆਵਹਿਮਨਿਤਨਿਹਰਿਓ

ਮਾਹਾਰਾਮਾ॥੨॥ਨਾਮੁਰਤਨੁਹਰਿਨਾਮੁਜਪਾਹਾ॥ਹਰਿਗੁਣਗਾਇਸਦਾਲੈਲਾਹਾ॥ਦੀਨ
ਦਇਆਲਕ੍ਰਿਪਾਕਰਿਮਾਧੋਹਰਿਹਰਿਨਾਮੁਓਮਾਹਾਰਾਮਾ॥੩॥ਜਪਿਜਗਦੀਸੁਜਪਉ
ਮਨਮਾਹਾ॥ਹਰਿਹਰਿਜਗੰਨਾਥੁਜਗਿਲਾਹਾ॥ਧਨੁਧਨੁਵਡੇਠਾਕੁਰਪ੍ਰਭਮੇਰੇਜਪਿਨਾ
ਨਕਭਗਤਿਓਮਾਹਾਰਾਮਾ॥੪॥੩॥੯॥ਜੈਤਸਰੀਮਹਲਾ ੪ ॥ਆਪੇਜੋਗੀਜੁ
ਗਤਿਜੁਗਾਹਾ॥ਆਪੇਨਿਰਭਉਤਾੜੀਲਾਹਾ॥ਆਪੇਹੀਆਪਿਆਪਿਵਰਤੈਆਪੇਨਾ
ਮਿਓਮਾਹਾਰਾਮਾ॥੧॥ਆਪੇਦੀਪਲੋਅਦੀਪਾਹਾ॥ਆਪੇਸਤਿਗੁਰੁਸਮੁੰਦੁਮਥਾਹਾ॥ਆ
ਪੇਮਥਿਮਥਿਤਤੁਕਢਾਏਜਪਿਨਾਮੁਰਤਨੁਓਮਾਹਾਰਾਮਾ॥੨॥ਸਖੀਮਿਲਹੁਮਿਲਿ
ਗੁਣਗਾਵਾਹਾ॥ਗੁਰਮੁਖਿਨਾਮੁਜਪਹੁਹਰਿਲਾਹਾ॥ਹਰਿਹਰਿਭਗਤਿਦ੍ਰਿੜੀਮਨਿਭਾ
ਈਹਰਿਹਰਿਨਾਮੁਓਮਾਹਾਰਾਮਾ॥੩॥ਆਪੇਵਡਦਾਣਾਵਡਸਾਹਾ॥ਗੁਰਮੁਖਿਪੂੰਜੀ
ਨਾਮੁਵਿਸਾਹਾ॥ਹਰਿਹਰਿਦਾਤਿਕਰਹੁਪ੍ਰਭਭਾਵੈਗੁਣਨਾਨਕਨਾਮੁਓਮਾਹਾਰਾਮਾ॥
੪॥੪॥੧੦॥ਜੈਤਸਰੀਮਹਲਾ ੪ ॥ਮਿਲਿਸਤਸੰਗਤਿਸੰਗਿਗੁਰਾਹਾ॥ਪੂਜੀਨਾ
ਮੁਗੁਰਮੁਖਿਵੇਸਾਹਾ॥ਹਰਿਹਰਿਕ੍ਰਿਪਾਧਾਰਿਮਧੁਸੂਦਨਮਿਲਿਸਤਸੰਗਿਓਮਾਹਾਰਾ
ਮਾ॥੧॥ਹਰਿਗੁਣਬਾਣੀਸ੍ਰਵਣਿਸੁਣਾਹਾ॥ਕਰਿਕਿਰਪਾਸਤਿਗੁਰੂਮਿਲਾਹਾ॥ਗੁਣ
ਗਾਵਹਗੁਣਬੋਲਹਬਾਣੀਹਰਿਗੁਣਜਪਿਓਮਾਹਾਰਾਮਾ॥੨॥ਸਭਿਤੀਰਥਵ੍ਰਤ
ਜਗਪੁੰਨਤੁਲਾਹਾ॥ਹਰਿਹਰਿਨਾਮਨਪੁਜਹਿਪੁਜਾਹਾ॥ਹਰਿਹਰਿਅਤੁਲੁਤੋਲੁ
ਅਤਿਭਾਰੀਗੁਰਮਤਿਜਪਿਓਮਾਹਾਰਾਮਾ॥੩॥ਸਭਿਕਰਮਧਰਮਹਰਿਨਾਮੁਜਪਾਹਾ
॥ਕਿਲਵਿਖਮੈਲੁਪਾਪਧੋਵਾਹਾ॥ਦੀਨਦਇਆਲਹੋਹੁਜਨਊਪਰਿਦੇਹੁਨਾਨਕ
ਨਾਮੁਓਮਾਹਾਰਾਮਾ॥੪॥੫॥੧੧॥

ਜੈਤਸਰੀਮਹਲਾ ੫ ਘਰੁ ੩ ੴ ਸਤਿਗੁਰਪ੍ਰਸਾਦਿ

ਕੋਈਜਾਨੈਕਵਨੁਈਹਾਜਗਿਮੀਤੁ॥ਜਿਸੁਹੋਇਕ੍ਰਿਪਾਲੁਸੋਈਬਿਧਿਬੂਝੈਤਾਕੀਨਿਰ
ਮਲਰੀਤਿ॥੧॥ਰਹਾਉ॥ਮਾਤਪਿਤਾਬਨਿਤਾਸੁਤਬੰਧਪਇਸਟਮੀਤਅਰੁਭਾਈ
ਪੂਰਬਜਨਮਕੇਮਿਲੇਸੰਜੋਗੀਅੰਤਹਿਕੋਨਸਹਾਈ॥੧॥ਮੁਕਤਿਮਾਲਕਨਿਕਲਾ
ਹੀਰਾਮਨਰੰਜਨਕੀਮਾਇਆ॥ਹਾਹਾਕਰਤਬਿਹਾਨੀਅਵਧਹਿਤਾਮਹਿਸੰਤੋਖੁਨਾ

ਆ॥੨॥ਹਸਤਿਰਥਅਸ੍ਵਪਵਨਤੇਜਧਣੀਭੂਮਨਚਤੁਰਾਂਗਾ॥ਸੰਗਿਨਚਾਲਿਓਇ
ਨਮਹਿਕਛੂਐਊਠਿਸਿਧਾਇਓਨਾਂਗਾ॥੩॥ਹਰਿਕੇਸੰਤਪ੍ਰਿਅਪ੍ਰੀਤਮਪ੍ਰਭਕੇਤਾਕੈਹਰਿ
ਹਰਿਗਾਈਐ॥ਨਾਨਕਈਹਾਸੁਖੁਆਗੈਮੁਖਊਜਲਸੰਗਿਸੰਤਨਕੈਪਾਈਐ॥੪॥੧॥

ਜੈਤਸਰੀਮਹਲਾ ੫ ਘਰੁ ੩ ਦੁਪਦੇ॥

ੴ ਸਤਿਗੁਰਪ੍ਰਸਾਦਿ॥

ਦੇਹੁਸੰਦੇਸਰੋਕਹੀਅਉਪ੍ਰਿਅਕਹੀਅਉ॥ਬਿਸਮੁਭਈਮੈਬਹੁਬਿਧਿਸੁਨਤੇਕਹਹੁਸੁ
ਹਾਗਨਿਸਹੀਅਉ॥੧॥ਰਹਾਉ॥ਕੋਕਹਤੋਸਭਬਾਹਰਿਬਾਹਰਿਕੋਕਹਤੋਸਭਮਹੀਅ
ਉ॥ਬਰਨੁਨਦੀਸੈਚਿਹਨੁਨਲਖੀਐਸੁਹਾਗਨਿਸਾਤਿਬੁਝਹੀਅਉ॥੧॥ਸਰਬਨਿ
ਵਾਸੀਘਟਿਘਟਿਵਾਸੀਲੇਪੁਨਹੀਅਲਪਹੀਅਉ॥ਨਾਨਕੁਕਹਤਸੁਨਹੁਰੇਲੋਗਾਸੰ
ਤਰਸਨਕੋਬਸਹੀਅਉ॥੨॥੧॥੨॥ਜੈਤਸਰੀਮ: ੫ ॥ਧੀਰਉਸੁਨਿਧੀਰਉ
ਪ੍ਰਭਕਉ॥੧॥ਰਹਾਉ॥ਜੀਅਪ੍ਰਾਨਮਨੁਤਨੁਸਭੁਅਰਪਉਨੀਰਉਪੇਖਿਪ੍ਰਭਕਉਨੀਰਉ
॥੧॥ਬੇਸੁਮਾਰਬੇਅੰਤੁਬਡਦਾਤਾਮਨਹਿਗਹੀਰਉਪੇਖਿਪ੍ਰਭਕਉ॥੨॥ਜੋਚਾ
ਹਉਸੋਈਸੋਈਪਾਵਉਆਸਾਮਨਸਾਪੂਰਉਜਪਿਪ੍ਰਭਕਉ॥੩॥ਗੁਰਪ੍ਰਸਾਦਿਨਾਨਕ
ਮਨਿਵਸਿਆਦੂਖਿਨਕਬਹੂਝੂਰਉਬੁਝਿਪ੍ਰਭਕਉ॥੪॥੨॥੩॥ਜੈਤਸਰੀਮਹਲ
੫ ॥ਲੋੜੀਦੜਾਸਾਜਨੁਮੇਰਾ॥ਘਰਿਘਰਿਮੰਗਲਗਾਵਹੁਨੀਕੇਘਟਿਘਟਿਤਿ
ਸਹਿਬਸੇਰਾ॥੧॥ਰਹਾਉ॥ਸੂਖਿਅਰਾਧਨੁਦੂਖਿਅਰਾਧਨੁਬਿਸਰੈਨਕਾਹੂਬੇਰਾ॥ਨਾਮੁ
ਜਪਤਕੋਟਿਸੂਰਉਜਾਰਾਬਿਨਸੈਭਰਮੁਅੰਧੇਰਾ॥੧॥ਥਾਨਿਥਨੰਤਰਿਸਭਨੀਜਾਈਜੋ
ਦੀਸੈਸੋਤੇਰਾ॥ਸੰਤਸੰਗਿਪਾਵੈਜੋਨਾਨਕਤਿਸੁਬਹੁਰਿਨਹੋਈਹੈਫੇਰਾ॥੨॥੩॥੪॥

ਜੈਤਸਰੀਮਹਲਾ ੫ ਘਰੁ ੪ ਦੁਪਦੇ॥ ੴ ਸਤਿਗੁਰਪ੍ਰਸਾਦਿ॥

ਅਬਮੈਸੁਖੁਪਾਇਓਗੁਰਆਗਿਆ॥ਤਜੀਸਿਆਨਪਚਿੰਤਵਿਸਾਰੀਅਹੰਛੋਡਿਓਹੈ
ਤਿਆਗਿਆ॥੧॥ਰਹਾਉ॥ਜਉਦੇਖਉਤਉਸਗਲਮੋਹਿਮੋਹੀਅਉਤਉਸਰਨਿਪਰਿਓਗੁਰ
ਭਾਗਿਆ॥ਕਰਿਕਿਰਪਾਟਹਲਹਰਿਲਾਇਓਤਉਜਮਿਛੋਡੀਮੋਰੀਲਾਗਿਆ॥੧॥ਤਰਿਓ

ਸਰਗੁਪਾਵਕਕੋਜਉਸੰਤਭੇਟੇਵਡਭਾਗਿ॥ਜਨਨਾਨਕਸਰਬਸੁਖਪਾਏਮੋਰੋਹਰਿਚਰ
ਨੀਚਿਤੁਲਾਗਿ॥੨॥੧॥੫॥ਜੈਤਸਰੀਮਹਲਾ੫ ॥ਮਨਮਹਿਸਤਿਗੁਰਧਿਆ
ਨੁਧਰਾ॥ਦ੍ਰਿੜਿਓਗਿਆਨੁਮੰਤ੍ਰੁਹਰਿਨਾਮਾਪ੍ਰਭਜੀਉਮਇਆਕਰਾ॥੧॥ਰਹਾਉ॥ਕਾ
ਲਜਾਲਅਰੁਮਹਾਜੰਜਾਲਾਛੁਟਕੇਜਮਹਿਡਰਾ॥ਆਇਓਦੁਖਹਰਣਸਰਣਕਰੁਣ
ਪਤਿਗਹਿਓਚਰਣਆਸਰਾ॥੧॥ਨਾਵਰੂਪਭਇਓਸਾਧਸੰਗੁਭਵਨਿਧਿਪਾਰਿਪ
ਰਾ॥ਅਪਿਉਪੀਓਗਤੁਥੀਓਭਰਮਾਕਹੁਨਾਨਕਅਜਰੁਜਰਾ॥੨॥੨॥੬॥ਜੈਤਸਰੀ
ਮਹਲਾ੫ ॥ਜਾਕਉਭਏਗੋਵਿੰਦਸਹਾਈ॥ਸੁਖਸਹਜਆਨੰਦਸਗਲ
ਸਿਉਵਾਕਉ॥ਬਿਆਧਿਨਕਾਈ॥੧॥ਰਹਾਉ॥ਦੀਸਹਿਸਭਸੰਗਿਰਹਹਿਅਲੇਪ
ਨਹਵਿਆਪੈਉਨਮਾਈ॥ਏਕੈਰੰਗਿਤਤਕੇਬੇਤੇਸਤਿਗੁਰਤੇਬੁਧਿਪਾਈ॥੧॥ਦਈ
ਆਮਇਆਕਿਰਪਾਠਾਕੁਰਕੀਸੇਈਸੰਤਸੁਭਾਈ॥ਤਿਨਕੈਸੰਗਿਨਾਨਕਨਿਸਤਰੀ
ਐਜਿਨਰਸਿਰਸਿਹਰਿਗੁਨਗਾਈ॥੨॥੩॥੭॥ਜੈਤਸਰੀਮਹਲਾ੫ ॥ਗੋਬਿੰ
ਦਜੀਵਨਪ੍ਰਾਨਧਨਰੂਪ॥ਅਗਿਆਨਿਮੋਹਮਗਨਮਹਾਪ੍ਰਾਨੀਅੰਧਿਆਰੇਮਹਿ
ਪ॥੧॥ਰਹਾਉ॥ਸਫਲਦਰਸਨੁਤੁਮਰਾਪ੍ਰਭਪ੍ਰੀਤਮਚਰਨਕਮਲਆਨੂਪ॥ਅ
ਨਿਕਬਾਰਕਰਉਤਿਹਬੰਦਨਮਨਹਿਚਰ੍ਹਾਵਉਧੂਪ॥੧॥ਹਾਰਿਪਰਿਓਤੁਮਰੈਪ੍ਰ
ਭਦੁਆਰੈਦ੍ਰਿੜੁਕਰਿਗਹੀਤੁਮਾਰੀਲੁਕ॥ਕਾਢਿਲੇਹੁਨਾਨਕਅਪਨੇਕਉਸੰਸਾਰਪ
ਾਵਕਕੇਕੂਪ॥੨॥੪॥੮॥ਜੈਤਸਰੀਮਹਲਾ੫ ॥ਕੋਈਜਨੁਹਰਿਸਿਉਦੇ
ਵੈਜੋਰਿ॥ਚਰਨਗਹਉਬਕਉਸੁਭਰਸਨਾਦੀਜਹਿਪ੍ਰਾਨਅਕੋਰਿ॥੧॥ਰਹਾਉ॥ਮ
ਨੁਤਨੁਨਿਰਮਲਕਰਤਕਿਆਰੋਹਰਿਸਿੰਚੈਸੁਧਾਸੰਜੋਰਿ॥ਇਆਰਸਮਹਿਮਗਨੁ
ਹੋਤਕਿਰਪਾਤੇਮਹਾਬਿਖਿਆਤੇਤੋਰਿ॥੧॥ਆਇਓਸਰਣਿਦੀਨਦੁਖਭੰਜਨਚਿਤਵ
ਉਤੁਮਰੀਓਰਿ॥ਅਭੈਪਦੁਦਾਨੁਸਿਮਰਨੁਸੁਆਮੀਕੋਪ੍ਰਭਨਾਨਕਬੰਧਨਛੋਰਿ
॥੫॥੯॥ਜੈਤਸਰੀਮਹਲਾ੫ ॥ਚਾਤ੍ਰਿਕਚਿਤਵਤਬਰਸਤਮੇਂਹ॥ਕਿ
ਪਾਸਿੰਧੁਕਰੁਣਾਪ੍ਰਭਧਾਰਹੁਹਰਿਪ੍ਰੇਮਭਗਤਿਕੋਨੇਂਹ॥੧॥ਰਹਾਉ॥ਅਨਿਕਸੂਖ
ਚਕਵੀਨਹੀਚਾਹਤਅਨਦਪੂਰਨਪੇਖਿਦੇਂਹ॥ਆਨਉਪਾਵਨਜੀਵਤਮੀਨਾਬਿਨੁ

ਜਲਮਰਨਤੇਹ॥੧॥ਹਮਅਨਾਥਨਾਥਹਰਿਸਰਣੀਅਪੁਨੀਕ੍ਰਿਪਾਕਰੇਂਹ॥ਚਰਣਕਮਲ
ਨਾਨਕੁਆਰਾਧੈਤਿਸੁਬਿਨੁਆਨਨਕੇਂਹ॥੨॥੬॥੧੦॥ਜੈਤਸਰੀਮਹਲਾ੫ ॥ਮਨਿਤਨਿ
ਬਸਿਰਹੇਮੇਰੇਪ੍ਰਾਨ॥ਕਰਿਕ੍ਰਿਪਾਸਾਧੂਸੰਗਿਭੇਟੇਪੂਰਨਪੁਰਖਸੁਜਾਨ॥੧॥ਰਹਾਉ॥ਪ੍ਰੇਮ
ਠਗਉਰੀਜਿਨਕਉਪਾਈਤਿਨਰਸੁਪੀਅਉਭਾਰੀ॥ਤਾਕੀਕੀਮਤਿਕਹਣੁਨਜਾਈਕੁਦਰਤਿ
ਕਵਨਹਮਾਰੀ॥੧॥ਲਾਇਲਏਲੜਿਦਾਸਜਨਅਪੁਨੇਉਧਰੇਉਧਰਨਹਾਰੇ॥ਪ੍ਰਭੁਸਿਮ
ਰਿਸਿਮਰਿਸਿਮਰਿਸੁਖਪਾਇਓਨਾਨਕਸਰਣਿਦੁਆਰੇ॥੨॥੭॥੧੧॥ਜੈਤਸਰੀਮਹਲਾ
੫ ॥ਆਏਅਨਿਕਜਨਮਭ੍ਰਮਿਸਰਣੀ॥ਉਧਰੁਦੇਹਅੰਧਕੂਪਤੇਲਾਵਹੁਅਪਨੀ
ਚਰਣੀ॥੧॥ਰਹਾਉ॥ਗਿਆਨੁਧਿਆਨੁਕਿਛੁਕਰਮੁਨਜਾਨਾਨਾਹਿਨਨਿਰਮਲਕਰਣੀ॥
ਸਾਧਸੰਗਤਿਕੈਅੰਚਲਿਲਾਵਹੁਬਿਖਮਨਦੀਜਾਇਤਰਣੀ॥੧॥ਸੁਖਸੰਪਤਿਮਾਇਆਰ
ਸਮੀਠੇਇਹਨਹੀਮਨਮਹਿਧਰਣੀ॥ਹਰਿਦਰਸਨਤ੍ਰਿਪਤਿਨਾਨਕਦਾਸਪਾਵਤਹਰਿਨਾਮਰੰ
ਗਆਭਰਣੀ॥੨॥੮॥੧੨॥ਜੈਤਸਰੀਮਹਲਾ੫ ॥ਹਰਿਜਨਸਿਮਰਹੁਹਿਰਦੈਰਾਮ
॥ਹਰਿਜਨਕਉਅਪਦਾਨਿਕਟਿਨਆਵੈਪੂਰਨਦਾਸਕੇਕਾਮ॥੧॥ਰਹਾਉ॥ਕੋਟਿਬਿਘਨ
ਬਿਨਸਹਿਹਰਿਸੇਵਾਨਿਹਚਲੁਗੋਬਿੰਦਧਾਮ॥ਭਗਵੰਤਭਗਤਕਉਭਉਕਿਛੁਨਾਹੀਆ
ਦਰੁਦੇਵਤਜਾਮ॥੧॥ਤਜਿਗੋਪਾਲਆਨਜੋਕਰਣੀਸੋਈਸੋਈਬਿਨਸਤਖਾਮ॥ਚਰਨਕਮ
ਲਹਿਰਦੈਗਹੁਨਾਨਕਸੁਖਸਮੂਹਬਿਸਰਾਮ॥੨॥੯॥੧੩॥

ਜੈਤਸਰੀਮਹਲਾ੯ ੧ਓ ਸਤਿਗੁਰਪ੍ਰਸਾਦਿ॥ਭੂਲਿ
ਓਮਨੁਮਾਇਆਉਰਝਾਇਓ॥ਜੋਜੋਕਰਮਕੀਓਲਾਲਚਲਗਿਤਿਹਤਿਹਆਪੁਬੰਧਾਇਓ
॥੧॥ਰਹਾਉ॥ਸਮਝਨਪਰੀਬਿਖੈਰਸਰਚਿਓਜਸੁਹਰਿਕੋਬਿਸਰਾਇਓ॥ਸੰਗਿਸੁਆਮੀ
ਸੋਜਾਨਿਓਨਾਹਿਨਬਨੁਖੋਜਨਕਉਧਾਇਓ॥੧॥ਰਤਨੁਰਾਮੁਘਟਹੀਕੇਭੀਤਰਿਤਾਕੋਗਿਆ
ਨੁਨਪਾਇਓ॥ਜਨਨਾਨਕਭਗਵੰਤਭਜਨਬਿਨੁਬਿਰਥਾਜਨਮੁਗਵਾਇਓ॥੨॥੧॥
ਜੈਤਸਰੀਮਹਲਾ੯ ॥ਹਰਿਜੂਰਾਖਿਲੇਹੁਪਤਿਮੇਰੀ॥ਜਮਕੋਤ੍ਰਾਸਭਇਓਉਰਅੰਤਰਿਸ
ਰਨਗਹੀਕਿਰਪਾਨਿਧਿਤੇਰੀ॥੧॥ਰਹਾਉ॥ਮਹਾਪਤਿਤਮੁਗਧਲੋਭੀਫੁਨਿਕਰਤਪਾਪਅ
ਬਹਾਰਾ॥ਭੈਮਰਬੇਕੋਬਿਸਰਤਨਾਹਿਨਤਿਹਚਿੰਤਾਤਨੁਜਾਰਾ॥੧॥ਕੀਏਉਪਾਵਮੁਕ

ਤਿਕੇਕਾਰਣੇਦਹਦਿਸਿਕਉਉਠਿਧਾਇਆ॥ਘਟਹੀਭੀਤਰਿਬਸੈਨਿਰੰਜਨੁਤਾਕੋਮਰਮੁ
ਨਪਾਇਆ॥੨॥ਨਾਹਿਨਗੁਨੁਨਾਹਿਨਕਛੁਜਪੁਤਪੁਕਉਨੁਕਰਮੁਅਬਕੀਜੈ॥ਨਾਨ
ਕਹਾਰਿਪਰਿਓਸਰਨਾਗਤਿਅਭੈਦਾਨੁਪ੍ਰਭਦੀਜੈ॥੩॥੨॥ਜੈਤਸਰੀਮਹਲਾ੯ ॥
ਮਨਰੇਸਾਚਾਗਹੋਬਿਚਾਰਾ॥ਰਾਮਨਾਮਬਿਨੁਮਿਥਿਆਮਾਨੋਸਗਰੋਇਹੁਸੰਸਾਰਾ॥੧॥
ਰਹਾਉ॥ਜਾਕਉਜੋਗੀਖੋਜਤਹਾਰੇਪਾਇਓਨਾਹਿਤਿਹਪਾਰਾ॥ਸੋਸੁਆਮੀਤੁਮਨਿਕਟਿ
ਪਛਾਨੋਰੂਪਰੇਖਤੇਨਿਆਰਾ॥੧॥ਪਾਵਨਨਾਮੁਜਗਤਮੈਹਰਿਕੋਕਬਹੂਨਾਹਿਸੰਭਾਰਾ॥
ਨਾਨਕਸਰਨਿਪਰਿਓਜਗਬੰਦਨਰਾਖਹੁਬਿਰਦੁਤੁਹਾਰਾ॥੨॥੩॥

ਜੈਤਸਰੀਮਹਲਾ੫ ਛੰਤ॥ ਘਰੁ੧ ੧ੴਸਤਿਗੁਰਪ੍ਰਸਾਦਿ॥ ਸਲੋਕ॥
ਦਰਸਨਪਿਆਸੀਦਿਨਸੁਰਾਤਿਚਿਤਵਉਅਨਦਿਨੁਨੀਤ॥ਖੋਲਿਕਪਟਗੁਰਿਮੇਲੀ
ਆਨਾਨਕਹਰਿਸੰਗਿਮੀਤ॥੧॥ਛੰਤੁ॥ਸੁਣਿਯਾਰਹਮਾਰੇਸਜਣਇਕਕਰਉਬੇਨੰਤੀਆ
॥ਤਿਸੁਮੋਹਨਲਾਲਪਿਆਰੇਹਉਫਿਰਉਖੋਜੰਤੀਆ॥ਤਿਸੁਦਸਿਪਿਆਰੇਸਿਰੁਧਰੀਉ
ਤਾਰੇਇਕਭੋਰੀਦਰਸਨੁਦੀਜੈ॥ਨੈਨਹਮਾਰੇਪ੍ਰਿਅਰੰਗਰੰਗਾਰੇਇਕੁਤਿਲੁਭੀਨਾਧੀ
ਜੈ॥ਪ੍ਰਭਸਿਉਮਨੁਲੀਨਾਜਿਉਜਲਮੀਨਾਚਾਤ੍ਰਿਕਜਿਵੈਤਿਸੰਤੀਆ॥ਜਨਨਾਨਕ
ਗੁਰੁਪੂਰਾਪਾਇਆਸਗਲੀਤਿਖਾਬੁਝੰਤੀਆ॥੧॥ਯਾਰਵੇਪ੍ਰਿਅਹਭੇਸਖੀਆਮੂ
ਹੀਨਜੇਹੀਆ॥ਯਾਰਵੇਹਿਕਦੂੰਚਾੜ੍ਹੇਹਉਕਿਸੁਚਿਤੇਹੀਆ॥ਹਿਕਦੂੰਹਿਕਿਚਾੜ੍ਹੇਅਨਿਕ
ਪਿਆਰੇਨਿਤਕਰਦੇਭੋਗਬਿਲਾਸਾ॥ਤਿਨਾਦੇਖਿਮਨਿਚਾਉਉਠੰਦਾਹਉਕਦਿਪਾਈਗੁ
ਣਤਾਸਾ॥ਜਿਨੀਮੈਡਾਲਾਲੁਰੀਝਾਇਆਹਉਤਿਸੁਆਗੈਮਨੁਡੇਹੀਆ॥ਨਾਨਕਕਹੈਸੁ
ਣਿਬਿਨਉਸੁਹਾਗਣਿਮੂਦਸਿਡਿਖਾਪਿਰੁਕੇਹੀਆ॥੨॥ਯਾਰਵੇਪਿਰੁਆਪਣਭਾ
ਕਿਛੁਨੀਸੀਛੰਦਾ॥ਯਾਰਵੇਤੈਰਾਵਿਆਲਾਲਨੁਮੂਦਸਿਦਸੰਦਾ॥ਲਾਲਨੁਤੈਪਾ
ਇਆਆਪੁਗਵਾਇਆਜੈਧਨੁਮਥਾਣੇ॥ਬਾਹਪਕੜਿਠਾਕੁਰਿਹਉਘਿਧੀਗੁਣਅਵ
ਗਣਨਪਛਾਣੇ॥ਗੁਣਹਾਰੁਤੈਪਾਇਆਰੰਗੁਲਾਲਬਣਾਇਆਤਿਸਹਭੋਕਿਛੁਸੋ
ਹੰਦਾ॥ਜਨਨਾਨਕਧੰਨਿਸੁਹਾਗਣਿਸਾਈਜਿਸੁਸੰਗਿਭਤਾਰੁਵਸੰਦਾ॥੩॥

ਵੇਨਿਤਸੁਖਸੁਖੇਦੀਸਾਮੈਪਾਈ॥ਵਰੁਲੋੜੀਦਾਆਇਆਵਜੀਵਧਾਈ॥ਮਹਾਮੰਗਲੁ
ਰਹਸੁਥੀਆਪਿਰੁਦਇਆਲੁਸਦਨਵਰੰਗੀਆ॥ਵਡਭਾਗਿਪਾਇਆਗੁਰਿਮਿਲਾ
ਇਆਸਾਧਕੈਸਤਸੰਗੀਆ॥ਆਸਾਮਨਸਾਸਗਲਪੂਰੀਪ੍ਰਿਅਅੰਕਿਅੰਕੁਮਿਲਾਈ
॥ਬਿਨਵੰਤਿਨਾਨਕਸੁਖਸੁਖੇਦੀਸਾਮੈਗੁਰਮਿਲਿਪਾਈ॥੪॥੧॥

ਜੈਤਸਰੀਮਹਲਾ੫ ਛੰਤਘਰੁ੨ ੧ੴਸਤਿਗੁਰਪ੍ਰਸਾਦਿ॥ ਸਲੋਕੁ॥
ਊਚਾਅਗਮਅਪਾਰਪ੍ਰਭੁਕਥਨੁਨਜਾਇਅਕਥੁ॥ਨਾਨਕਪ੍ਰਭਸਰਣਾਗਤੀਰਾਖਨ
ਕਉਸਮਰਥੁ॥੧॥ਛੰਤੁ॥ਜਿਉਜਾਨਹੁਤਿਉਰਾਖੁਹਰਿਪ੍ਰਭਤੇਰਿਆ॥ਕੇਤੇਗਨਉਅ
ਸੰਖਅਵਗਣਮੇਰਿਆ॥ਅਸੰਖਅਵਗਣਖਤੇਫੇਰੇਨਿਤਪ੍ਰਤਿਸਦਭੂਲੀਐ॥ਮੋ
ਹਮਗਨਬਿਕਰਾਲਮਾਇਆਤਉਪ੍ਰਸਾਦੀਘੂਲੀਐ॥ਲੂਕਕਰਤਬਿਕਾਰਬਿਖ
ੜੇਪ੍ਰਭਨੇਰਹੂਤੇਨੇਰਿਆ॥ਬਿਨਵੰਤਨਾਨਕਦਇਆਧਾਰਹੁਕਾਢਿਭਵਜਲਫੇਰਿ
ਆ॥੧॥ਸਲੋਕੁ॥ਨਿਰਤਨਪਵੈਅਸੰਖਗੁਣਊਚਾਪ੍ਰਭਕਾਨਾਉ॥ਨਾਨਕਕੀਬੇ
ਨੰਤੀਆਮਿਲੈਨਿਥਾਵੇਥਾਉ॥੨॥ਛੰਤੁ॥ਦੂਸਰਨਾਹੀਠਾਉਕਾਪਹਿਜਾਈਐ॥
ਆਠਪਹਰਕਰਜੋੜਿਸੋਪ੍ਰਭੁਧਿਆਈਐ॥ਧਿਆਇਸੋਪ੍ਰਭੁਸਦਾਅਪੁਨਾਮਨਹਿ
ਚਿੰਦਿਆਪਾਈਐ॥ਤਜਿਮਾਨਮੋਹਬਿਕਾਰੁਦੂਜਾਏਕਸਿਉਲਿਵਲਾਈਐ॥ਅ
ਰਪਿਮਨੁਤਨੁਪ੍ਰਭੂਆਗੈਆਪੁਸਗਲਾਮਿਟਾਈਐ॥ਬਿਨਵੰਤਨਾਨਕੁਧਾਰਿਕਿਰ
ਪਾਸਾਚਿਨਾਮਿਸਮਾਈਐ॥੨॥ਸਲੋਕੁ॥ਰੇਮਨਤਾਕਉਧਿਆਈਐਸਭਬਿਧਿ
ਜਾਕੈਹਾਥਿ॥ਰਾਮਨਾਮਧਨੁਸੰਚੀਐਨਾਨਕਨਿਬਹੈਸਾਥਿ॥੩॥ਛੰਤੁ॥ਸਾਥੀਅ
ੜਾਪ੍ਰਭੁਏਕੁਦੂਸਰਨਾਹਿਕੋਇ॥ਥਾਨਥਨੰਤਰਿਆਪਿਜਲਿਥਲਿਪੂਰਸੋਇ॥ਜ
ਲਿਥਲਿਮਹੀਅਲਿਪੂਰਿਰਹਿਆਸਰਬਦਾਤਾਪ੍ਰਭੁਧਨੀ॥ਗੋਪਾਲਗੋਬਿੰਦ
ਅੰਤੁਨਾਹੀਬੇਅੰਤਗੁਣਤਾਕੇਕਿਆਗਨੀ॥ਭਜੁਸਰਣਿਸੁਆਮੀਸੁਖਹਗਾਮੀ
ਤਿਸੁਬਿਨੁਅਨਨਾਹਿਕੋਇ॥ਬਿਨਵੰਤਨਾਨਕਦਇਆਧਾਰਹੁਤਿਸੁਪਰਾਪਤਿਨਾਮੁ
ਹੋਇ॥੩॥ਸਲੋਕੁ॥ਚਿਤਿਜਿਚਿਤਵਿਆਸੋਮੈਪਾਇਆ॥ਨਾਨਕਨਾਮੁਧਿਆ

ਇਸੁਖਸਬਾਇਆ॥੪॥ਛੰਤੁ॥ਅਬਮਨੁਛੂਟਿਗਇਆਸਾਧੂਸੰਗਿਮਿਲੇ॥ਗੁਰਮੁਖਿ
ਨਾਮੁਲਇਆਜੋਤੀਜੋਤਿਰਲੇ॥ਹਰਿਨਾਮੁਸਿਮਰਤਮਿਟੇਕਿਲਬਿਖਬੁਝੀਤਪਤਿਅ
ਘਾਨਿਆ॥ਗਹਿਭੁਜਾਲੀਨੇਦਇਆਕੀਨੀਆਪਨੇਕਰਿਮਾਨਿਆ॥ਲੈਅੰਕਿ
ਲਾਇਹਰਿਮਿਲਾਇਜਨਮਮਰਣਾਦੁਖਜਲੇ॥ਬਿਨਵੰਤਿਨਾਨਕਦਇਆਧਾਰਿ
ਮੇਲਿਲੀਨੇਇਕਪਲੇ॥੪॥੨॥ਜੈਤਸਰੀਮਃ੫ ਛੰਤ॥ ॥ਪਾਧਾਨੂਸੰ
ਸਾਰਗਰਬਿਅਟਿਆ॥ਕਰਤੇਪਾਪਅਨੇਕਮਾਇਆਰੰਗਰਟਿਆ॥ਲੋਭਿਮੋਹਿ
ਅਭਿਮਾਨਿਬੂਡੇਮਰਣੁਚੀਤਿਨਆਵਏ॥ਪੁਤ੍ਰਮਿਤ੍ਰਬਿਉਹਾਰਬਨਿਤਾਏਹਕ
ਤਬਿਹਾਵਏ॥ਪੂਜਿਦਿਵਸਆਏਲਿਖੇਮਾਇਦੁਖਧਰਮਦੂਤਹਡਿਠਿਆ॥ਕਿ
ਰਤਕਰਮਨਮਿਟੈਨਾਨਕਹਰਿਨਾਮਧਨੁਨਹੀਖਟਿਆ॥੧॥ਉਦਮਕਰਹਿਅ
ਨੇਕਹਰਿਨਾਮੁਨਗਾਵਹੀ॥ਭਰਮਹਿਜੋਨਿਅਸੰਖਮਰਿਜਨਮਹਿਆਵਹੀ॥ਪਸੂ
ਪੰਖੀਸੈਲਤਰਵਰਗਣਤਕਛੂਨਆਵਏ॥ਬੀਜੁਬੋਵਸਿਭੋਗਭੋਗਹਿਕੀਆਅਪ
ਣਾਪਾਵਏ॥ਰਤਨਜਨਮੁਹਾਰੰਤਜੂਐਪ੍ਰਭੂਆਪਿਨਭਾਵਹੀ॥ਬਿਨਵੰਤਿਨਾਨਕ
ਭਰਮਹਿਭ੍ਰਮਾਇਖਿਨੁਏਕੁਟਿਕਣੁਨਪਾਵਹੀ॥੨॥ਜੋਬਨੁਗਇਆਬਿਤੀਤਿਜਰੁ
ਮਲਿਬੈਠੀਆ॥ਕਰਕੰਪਹਿਸਿਰੁਡੋਲਨੈਣਨਡੀਠਿਆ॥ਨਹਨੈਣਦੀਸੈ
ਨੁਭਜਨਈਸੈਛੋਡਿਮਾਇਆਚਾਲਿਆ॥ਕਹਿਆਨਮਾਨਹਿਸਿਰਿਖਾਕੁਛਾ
ਨਹਿਜਿਨਸੰਗਿਮਨੁਤਨੁਜਾਲਿਆ॥ਸ੍ਰੀਰਾਮਰੰਗਅਪਾਰਪੂਰਨਨਹਨਿਮਖ
ਮਨਮਹਿਵੂਠਿਆ॥ਬਿਨਵੰਤਿਨਾਨਕਕੋਟਿਕਾਗਦਬਿਨਸਬਾਰਨਝੂਠਿਆ
॥੩॥ਚਰਣਕਮਲਸਰਣਾਇਨਾਨਕਆਇਆ॥ਦੁਤਰੁਭੈਸੰਸਾਰੁਪ੍ਰਭਿਆਪਿ
ਤਰਾਇਆ॥ਮਿਲਿਸਾਧਸੰਗੇਭਜੇਸ੍ਰੀਧਰਕਰਿਅੰਗੁਪ੍ਰਭਜੀਤਾਰਿਆ॥ਹ
ਰਿਮਾਨਿਲੀਏਨਾਮਦੀਏਅਵਰੁਕਛੁਨਬਿਚਾਰਿਆ॥ਗੁਣਨਿਧਾਨਅਪਾ
ਰਠਾਕੁਰਮਨਿਲੋੜੀਦਾਪਾਇਆ॥ਬਿਨਵੰਤਨਾਨਕਸਦਾਤ੍ਰਿਪਤੇਹਰਿਨਾਮੁਭੋ
ਜਨੁਖਾਇਆ॥੪॥੩॥੨॥੨੭॥

ਜੈਤਸਰੀਮਹਲਾ੫ ਵਾਰਸਲੋਕਾਨਾਲਿ॥ ੧ੴਸਤਿਗੁਰਪ੍ਰਸਾਦਿ॥ਸਲੋਕ॥ ੩੬੦
ਆਦਿਪੂਰਨਮਧਿਪੂਰਨਅੰਤਿਪੂਰਨਪਰਮੇਸੁਰਹ॥ਸਿਮਰੰਤਿਸੰਤਸਰਬਤ੍ਰਰਮ
ਣੰਨਾਨਕਅਘਨਾਸਨਜਗਦੀਸੁਰਹ॥੧॥ਪੇਖਨਸੁਨਨਸੁਨਾਵਨੋਮਨਮਹਿਦ੍ਰਿ
ੜੀਐਸਾਚੁ॥ਪੂਰਿਰਹਿਓਸਰਬਤ੍ਰਮੈਨਾਨਕਹਰਿਰੰਗਿਰਾਚੁ॥੨॥ਪਉੜੀ॥
ਹਰਿਏਕੁਨਿਰੰਜਨੁਗਾਈਐਸਭਅੰਤਰਿਸੋਈ॥ਕਰਣਕਾਰਣਸਮਰਥਪ੍ਰਭੁਜੋਕ
ਰੇਸੁਹੋਈ॥ਖਿਨਮਹਿਥਾਪਿਉਥਾਪਦਾਤਿਸੁਬਿਨੁਨਹੀਕੋਈ॥ਖੰਡਬ੍ਰਹਮੰਡਪਾਤਾਲ
ਦੀਪਰਵਿਆਸਭਲੋਈ॥ਜਿਸੁਆਪਿਬੁਝਾਏਸੋਬੁਝਸੀਨਿਰਮਲਜਨੁਸੋਈ॥੧॥ਸ
ਲੋਕ॥ਰਚੰਤਿਜੀਅਰਚਨਾਮਾਤਗਰਭਅਸਥਾਪਨੰ॥ਸਾਸਿਸਾਸਿਸਿਮਰੰਤਿਨਾਨਕਮ
ਹਾਅਗਨਨਬਿਨਾਸਨੰ॥੧॥ਮੁਖੁਤਲੈਪੈਰਉਪਰੇਵਸੰਦੋਕੁਹਥੜੈਥਾਇ॥ਨਾਨਕਸੋਧਣੀ
ਕਿਉਵਿਸਾਰਿਓਉਧਰਹਿਜਿਸਦੈਨਾਇ॥੨॥ਪਉੜੀ॥ ॥ਰਕਤੁਬਿੰਦੁਕਰਿਨਿੰਮਿਆ
ਅਗਨਿਉਦਰਮਝਾਰਿ॥ਉਰਧਮੁਖੁਕੁਚੀਲਬਿਕਲੁਨਰਕਿਘੋਰਿਗੁਬਾਰਿ॥ਹਰਿਸਿਮ
ਰਤੁਨਜਲਹਿਮਨਿਤਨਿਉਰਧਾਰਿ॥ਬਿਖਮਥਾਨਹੁਜਿਨਿਰਖਿਆਤਿਸੁਤਿਲੁਨਵਿ
ਸਾਰਿ॥ਪ੍ਰਭਬਿਸਰਤਸੁਖੁਕਦੇਨਾਹਿਜਾਸਹਿਜਨਮੁਹਾਰਿ॥੨॥ਸਲੋਕ॥ ॥ਮਨਇਛਾ
ਦਾਨਕਰਣੰਸਰਬਤ੍ਰਆਸਾਪੂਰਨਹ॥ਖੰਡਣੰਕਲਿਕਲੇਸਹਪ੍ਰਭਸਿਮਰਿਨਾਨਕਨਹ
ਦੂਰਣਹ॥੧॥ਹਭਿਰੰਗਮਾਣਹਿਜਿਸੁਸੰਗਿਤੈਸਿਉਲਾਈਐਨੇਹੁ॥ਸੋਸਹੁਬਿੰਦਨਵਿ
ਸਰਉਨਾਨਕਜਿਨਿਸੁੰਦਰੁਰਚਿਆਦੇਹੁ॥੨॥ਪਉੜੀ॥ ॥ਜੀਉਪ੍ਰਾਨਤਨੁਧਨੁਦੀਆ
ਦੀਨੇਰਸਭੋਗ॥ਗ੍ਰਿਹਮੰਦਰਰਥਅਸੁਦੀਏਰਚਿਭਲੇਸੰਜੋਗ॥ਸੁਤਬਨਿਤਾਸਾਜਨਸੇ
ਵਕਦੀਏਪ੍ਰਭਦੇਵਨਜੋਗ॥ਹਰਿਸਿਮਰਤਤਨੁਮਨੁਹਰਿਆਲਹਿਜਾਹਿਵਿਜੋਗ॥ਸਾਧ
ਸੰਗਿਹਰਿਗੁਣਰਮਹੁਬਿਨਸੇਸਭਿਰੋਗ॥੩॥ਸਲੋਕ॥ਕੁਟੰਬਜਤਨਕਰਣੰਮਾਇਆ
ਅਨੇਕਉਦਮਹ॥ਹਰਿਭਗਤਿਭਾਵਹੀਣੰਨਾਨਕਪ੍ਰਭਬਿਸਰਤਤੇਪ੍ਰੇਤਤਹ॥੧॥ਤੁਟੜੀ
ਆਸਾਪ੍ਰੀਤਿਜੋਲਾਈਬਿਅੰਨਸਿਉ॥ਨਾਨਕਸਚੀਰੀਤਿਸਾਂਈਸੇਤੀਰਤਿਆ॥੨॥ਪਉੜੀ
ਜਿਸੁਬਿਸਰਤਤਨਭਸਮਹੋਇਕਹਤੇਸਭਿਪ੍ਰੇਤੁ॥ਖਿਨੁਗ੍ਰਿਹਮਹਿਬਸਨਨਦੇਵਹੀਜਿ
ਨਸਿਉਸੋਈਹੇਤੁ॥ਕਰਿਅਨਰਥਦਰਬੁਸੰਚਿਆਸੋਕਾਰਜਿਕੇਤੁ॥ਜੈਸਾਬੀਜੈਸੋਲੁ

ਣੈਕਰਮਾਇਹੁਖੇਤੁ॥ਅਕਿਰਤਘਣਾਹਰਿਵਿਸਰਿਆਜੋਨੀਭਰਮੇਤੁ॥੪॥ਸਲੋਕ॥
ਕੋਟਿਦਾਨਇਸਨਾਨੰਅਨਿਕਸੋਧਨਪਵਿਤ੍ਰਤਹ॥ਉਚਰੰਤਿਨਾਨਕਹਰਿਹਰਿਰਸਨਾ
ਸਰਬਪਾਪਬਿਮੁਚਤੇ॥੧॥ਈਧਣੁਕੀਤੋਮੂਘਣਾਭੋਰੀਦਿਤੀਮੁਭਾਹਿ॥ਮਨਿਵਸੰਦੜੋ
ਸਚੁਸਹੁਨਾਨਕਹਭੇਡੁਖੜੇਉਲਾਹਿ॥੨॥ਪਉੜੀ॥ਕੋਟਿਅਘਾਸਭਿਨਾਸਹੋਹਿਸਿ
ਮਰਤਹਰਿਨਾਉ॥ਮਨਿਚਿੰਦੇਫਲਪਾਈਅਹਿਹਰਿਕੇਗੁਣਗਾਉ॥ਜਨਮਮਰਣਭੈਕ
ਟੀਅਹਿਨਿਹਚਲਸਚੁਥਾਉ॥ਪੂਰਬਿਹੋਵੈਲਿਖਿਆਹਰਿਚਰਣਸਮਾਉ॥ਕਰਿਕਿਰ
ਪਾਪ੍ਰਭਰਾਖਿਲੇਹੁਨਾਨਕਬਲਿਜਾਉ॥੫॥ਸਲੋਕ॥ ॥ਗ੍ਰਿਹਰਚਨਾਅਪਾਰੰਮਨਿ
ਬਿਲਾਸਸੁਆਦੰਰਸਹ॥ਕਦਾਂਚਨਹਸਿਮਰੰਤਿਨਾਨਕਤੇਜੰਤਬਿਸਟਾਕ੍ਰਿਮਹ॥੧॥ਮੁ
ਚੁਅਡੰਬਰੁਹਭੁਕਿਹੁਮੰਝਿਮੁਹਬਤਿਨੇਹ॥ਸੋਸਾਂਈਜੈਵਿਸਰੈਨਾਨਕਸੋਤਨੁਖੇਹ॥੨
॥ਪਉੜੀ॥ਸੁੰਦਰਸੇਜਅਨੇਕਸੁਖਰਸਭੋਗਣਪੂਰੇ॥ਗ੍ਰਿਹਸੋਇਨਚੰਦਨਸੁਗੰਧਲਾ
ਇਮੋਤੀਹੀਰੇ॥ਮਨਇਛੇਸੁਖਮਾਣਦਾਕਿਛੁਨਾਹਿਵਿਸੂਰੇ॥ਸੋਪ੍ਰਭੁਚਿਤਿਨਆਵਈ
ਵਿਸਟਾਕੇਕੀਰੇ॥ਬਿਨੁਹਰਿਨਾਮਨਸਾਂਤਿਹੋਇਕਿਤੁਬਿਧਿਮਨੁਧੀਰੇ॥੬॥ਸਲੋਕ॥
ਚਰਨਕਮਲਬਿਰਹੰਖੋਜੰਤਬੈਰਾਗੀਦਹਦਿਸਹ॥ਤਿਆਗੰਤਕਪਟਰੂਪਮਾਇਆਨਾਨ
ਕਆਨੰਦਰੂਪਸਾਧਸੰਗਮਹ॥੧॥ਮਨਿਸਾਂਈਮੁਖਿਉਚਰਾਵਤਾਹਭੇਲੋਅ॥ਨਾਨਕ
ਹਭਿਅਡੰਬਰਕੂੜਿਆਸੁਣਿਜੀਵਾਸਚੀਸੋਇ॥੨॥ਪਉੜੀ॥ ॥ਬਸਤਾਤੂਟੀ
ਝੁੰਪੜੀਚੀਰਸਭਿਛਿੰਨਾ॥ਜਾਤਿਨਪਤਿਨਆਦਰੋਉਦਿਆਨਭ੍ਰਮਿੰਨਾ॥ਮਿਤ੍ਰਨਇਠ
ਧਨਰੂਪਹੀਣਕਿਛੁਸਾਕੁਨਸਿੰਨਾ॥ਰਾਜਾਸਗਲੀਸ੍ਰਿਸਟਿਕਾਹਰਿਨਾਮਿਮਨੁਭਿੰਨਾ
ਤਿਸਕੀਧੂੜਿਮਨੁਉਧਰੈਪ੍ਰਭੁਹੋਇਸੁਪ੍ਰਸੰਨਾ॥੭॥ਸਲੋਕ॥ਅਨਿਕਲੀਲਾਰਾਜਰਸ
ਰੂਪੰਛਤ੍ਰਚਮਰਤਖਤਆਸਨੰ॥ਰਚੰਤਿਮੂੜ੍ਹਅਗਿਆਨਅੰਧਹਨਾਨਕਸੁਪਨਮਨੋ
ਰਥਮਾਇਆ॥੧॥ਸੁਪਨੈਹਭਿਰੰਗਮਾਣਿਆਮਿਠੜਾਲਗੜਾਮੋਹੁ॥ਨਾਨਕਨਾਮ
ਵਿਹੂਣੀਆਸੁੰਦਰਿਮਾਇਆਧ੍ਰੋਹੁ॥੨॥ਪਉੜੀ॥ਸੁਪਨੇਸੇਤੀਚਿਤੁਮੂਰਖਿਲਾਇਆ
॥ਬਿਸਰੇਰਾਜਰਸਭੋਗਜਾਗਤਭਖਲਾਇਆ॥ਆਰਜਾਗਈਵਿਹਾਇਧੰਧੈਧਾਇਆ
॥ਪੂਰਨਭਏਨਕਾਮਮੋਹਿਆਮਾਇਆ॥ਕਿਆਵਿਚਾਰਾਜੰਤੁਜਾਆਪਿਭੁਲਾਇਆ

ਸਲੋਕ॥ ॥ਬਸੰਤਿਸ੍ਵਰਗਲੋਕਹਜਿਤਤੇਪ੍ਰਿਥਵੀਨਵਖੰਡਣਹ॥ਬਿਸਰੰਤਹਰਿਗੋ
ਪਾਲਹਨਾਨਕਤੇਪ੍ਰਾਣੀਉਦਿਆਨਭ੍ਰਮਣਹ॥੧॥ਕਉਤਕਕੋਡਤਮਾਸਿਆਚਿਤਨਆ
ਵਸੁਨਾਉ॥ਨਾਨਕਕੋੜੀਨਰਕਬਰਾਬਰੇਉਜੜੁਸੋਈਥਾਉ॥੨॥ਪਉੜੀ॥ ॥ਮਹਾ
ਭਇਆਨਉਦਿਆਨਨਗਰਕਰਿਮਾਨਿਆ॥ਝੂਠਸਮਗੀਪੇਖਿਸਚੁਕਰਿਜਾਨਿਆ॥ਕਾ
ਮਕ੍ਰੋਧਿਅਹੰਕਾਰਿਫਿਰਹਿਦੇਵਾਨਿਆ॥ਸਿਰਿਲਗਾਜਮਡੰਡੁਤਾਪਛੁਤਾਨਿਆ॥ਬਿ
ਨੁਪੂਰੇਗੁਰਦੇਵਫਿਰੈਸੈਤਾਨਿਆ॥੯॥ਸਲੋਕ॥ ॥ਰਾਜਕਪਟੰਰੂਪਕਪਟੰਧਨਕ
ਪਟੰਕੁਲਗਰਬਤਹ॥ਸੰਚੰਤਿਬਿਖਿਆਛਲੰਛਿਦ੍ਰੰਨਾਨਕਬਿਨੁਹਰਿਸੰਗਿਨਚਾਲ
ਤੇ॥੧॥ਪੇਖੰਦੜੋਕੀਭੁਲੁਤੁੰਮਾਦਿਸਮੁਸੋਹਣਾ॥ਅਢੁਨਲਹਦੜੋਮੁਲੁਨਾਨਕਸਾ
ਥਿਨਜੁਲਈਮਾਇਆ॥੨॥ਪਉੜੀ॥ ॥ਚਲਦਿਆਨਾਲਿਨਚਲੈਸੋਕਿਉ
ਸੰਜੀਐ॥ਤਿਸਕਾਕਹੁਕਿਆਜਤਨੁਜਿਸਤੇਵੰਜੀਐ॥ਹਰਿਬਿਸਰਿਐਕਿਉਤ੍ਰਿਪ
ਤਾਵੈਨਾਮਨੁਰੰਜੀਐ॥ਪ੍ਰਭੂਛੋਡਿਅਨਲਾਗੈਨਰਕਿਸਮੰਜੀਐ॥ਹੋਹੁਕ੍ਰਿਪਾਲਦਇ
ਆਲਨਾਨਕਭਉਭੰਜੀਐ॥੧੦॥ਸਲੋਕ॥ ॥ਨਚਰਾਜਸੁਖਮਿਸਟੰਨਚਭੋਗਰ
ਸਮਿਸਟੰਨਚਮਿਸਟੰਸੁਖਮਾਇਆ॥ਮਿਸਟੰਸਾਧਸੰਗਿਹਰਿਨਾਨਕਦਾਸਮਿਸਟੰਪ੍ਰਭ
ਦਰਸਨੰ॥੧॥ਲਗੜਾਸੋਨੇਹੁਮੰਨਮਝਾਹੂਰਤਿਆ॥ਵਿਧੜੋਸਚਥੋਕਿਨਾਨਕਮਿਠੜਾ
ਸੋਧਣੀ॥੨॥ਪਉੜੀ॥ ॥ਹਰਿਬਿਨੁਕਛੂਨਲਾਗਈਭਗਤਨਕਉਮੀਠਾ॥ਆ
ਨਸੁਆਦਸਭਿਫੀਕਿਆਕਰਿਨਿਰਨਉਡੀਠਾ॥ਅਗਿਆਨੁਭਰਮੁਦੁਖੁਕਟਿਆਗੁ
ਰਭਏਬਸੀਠਾ॥ਚਰਨਕਮਲਮਨੁਬੇਧਿਆਜਿਉਰੰਗੁਮਜੀਠਾ॥ਜੀਉਪ੍ਰਾਣਤਨੁਮ
ਨੁਪ੍ਰਭੂਬਿਨਸੇਸਭਿਝੂਠਾ॥੧੧॥ਸਲੋਕ॥ ॥ਤਿਅਕਤਜਲੰਨਹਜੀਵਮੀਨੰਨ
ਹਤਿਆਗਿਚਾਤ੍ਰਿਕਮੇਘਮੰਡਲਹ॥ਬਾਣਬੇਧੰਚਕੁਰੰਕਨਾਦੰਅਲਿਬੰਧਨਕੁਸਮਬਾ
ਸਨਹ॥ਚਰਨਕਮਲਰਚੰਤਿਸੰਤਹਨਾਨਕਆਨਨਰੁਚਤੇ॥੧॥ਮੁਖੁਡੇਖਾਊਪਲਕ
ਛਡਿਆਨਨਡੇਊਚਿਤੁ॥ਜੀਵਣਸੰਗਮੁਤਿਸੁਧਣੀਹਰਿਨਾਨਕਸੰਤਾਂਮਿਤੁ॥੨॥
ਪਉੜੀ ॥ਜਿਉਮਛੁਲੀਬਿਨੁਪਾਣੀਐਕਿਉਜੀਵਣੁਪਾਵੈ॥ਬੂੰਦਵਿਹੂਣਾ
ਚਾਤ੍ਰਿਕੋਕਿਉਕਰਿਤ੍ਰਿਪਤਾਵੈ॥ਨਾਦਕੁਰੰਕਹਿਬੇਧਿਆਸਨਮੁਖਉਠਿਧਾਵੈ॥ਭਵਰੁ

ਲੋਭੀਭ੍ਰਮਸਬਾਸੁਕਾਮਿਲਿਆਪ੍ਰਬੰਧਾਵੈ॥ਤਿਉਸੰਤਜਨਾਹਰਿਪ੍ਰੀਤਿਹੈਦੇਖਿਦਰਸੁ
ਅਘਾਵੈ॥੧੨॥ਸਲੋਕ॥ ॥ਚਿਤਵੰਤਿਚਰਨਕਮਲੰਸਾਸਿਸਾਸਿਅਰਾਧਨ
ਹਾ॥ਨਬਿਸਰੰਤਿਨਾਮਅਚੁਤਨਨਕਆਸਪੂਰਨਪਰਮੇਸੁਰਹ॥੧॥ਸੀਤੜਾਮੰਨਮੰਝ
ਹਿਪਲਕਨਥੀਵੈਬਾਹਰਾ॥ਨਾਨਕਆਸੜੀਨਿਬਾਹਿਸਦਾਪੇਖੰਦੋਸਚੁਧਣੀ॥੨॥
ਪਉੜੀ॥ ॥ਆਸਾਵੰਤੀਆਸਗੁਸਾਈਪੂਰੀਐ॥ਮਿਲਿਗੋਪਾਲਗੋਬਿੰਦਨਕਬ
ਹੂਝੂਰੀਐ॥ਦੇਹੁਦਰਸੁਮਨਿਚਾਉਲਹਿਜਾਹਿਵਿਸੂਰੀਐ॥ਹੋਇਪਵਿਤ੍ਰਸਰੀਰੁਚ
ਰਨਾਧੂਰੀਐ॥ਪਾਰਬ੍ਰਹਮਗੁਰਦੇਵਸਦਾਹਜੂਰੀਐ॥੧੩॥ਸਲੋਕ॥ ॥ਰਸਨਾ
ਉਚਰੰਤਿਨਾਮੰਸ੍ਰਵਣੰਸੁਨੰਤਿਸਬਦਅੰਮ੍ਰਿਤਹ॥ਨਾਨਕਤਿਨਸਦਬਲਿਹਾਰੰਜਿਨਾ
ਧਿਆਨੁਪਾਰਬ੍ਰਹਮਣਹ॥੧॥ਹਭਿਕੂੜਾਵੇਕੰਮਇਕਸੁਸਾਈਬਾਹਰੇ॥ਨਾਨਕਸੇਈ
ਧੰਨੁਜਿਨਾਪਿਰਹੜੀਸਚਸਿਉ॥੨॥ਪਉੜੀ॥ ॥ਸਦਬਲਿਹਾਰੀਤਿਨਾਜਿ
ਸੁਨਤੇਹਰਿਕਥਾ॥ਪੂਰੇਤੇਪਰਧਾਨਨਿਵਾਵਹਿਪ੍ਰਭਮਥਾ॥ਹਰਿਜਸੁਲਿਖਹਿਬੇਅੰ
ਤਸੋਹਹਿਸੇਹਥਾ॥ਚਰਨਪੁਨੀਤਪਵਿਤ੍ਰਚਾਲਹਿਪ੍ਰਭਪਥਾ॥ਸੰਤਾਂਸੰਗਿਉਧਾਰੁਸਗ
ਲਾਦੁਖੁਲਥਾ॥੧੪॥ਸਲੋਕੁ॥ ॥ਭਾਵੀਉਦੋਤਕਰਣੰਹਰਿਰਮਣੰਸੰਜੋਗਪੂ
ਰਨਹ॥ਗੋਪਾਲਦਰਸਭੇਟੰਸਫਲਨਾਨਕਸੋਮਹੂਰਤਹ॥੧॥ਕੀਮਨਸਕਾਪਾਇਸੁਖਮਿਤੀ
ਹੂਬਾਹਰੇ॥ਨਾਨਕਸਾਵੇਲੜੀਪਰਵਾਣੁਜਿਤੁਮਿਲੰਦੜੋਮਾਪਿਰੀ॥੨॥ਪਉੜੀ॥
ਸਾਵੇਲਾਕਹੁਕਉਣੁਹੈਜਿਤੁਪ੍ਰਭਕਉਪਾਈ॥ਸੋਮੂਰਤੁਭਲਾਸੰਜੋਗੁਹੈਜਿਤੁਮਿਲੈ
ਗੁਸਾਈ॥ਆਠਪਹਰਹਰਿਧਿਆਇਕੈਮਨਇਛਪੁਜਾਈ॥ਵਡੈਭਾਗਿਸਤਸੰਗੁਪਾ
ਇਵਲਾਗਾਪਾਈ॥ਮਨਦਰਸਨਕੀਪਿਆਸਹੈਨਾਨਕਬਲਿਜਾਈ॥੧੫॥ਸਲੋਕ॥
ਪਤਿਤਪੁਨੀਤਗੋਬਿੰਦਹਸਰਬਦੋਖਨਿਵਾਰਣਹ॥ਸਰਣਿਸੂਰਭਗਵਾਨਹਜਪੰਤਿ
ਨਾਨਕਹਰਿਹਰਿਹਰੇ॥੧॥ਛਡਿਓਹਭੁਆਪੁਲਗੜੋਚਰਣਾਪਾਸਿ॥ਨਠੜੋਦੁਖਤਾ
ਪਨਾਨਕਪ੍ਰਭੁਪੇਖੰਦਿਆ॥੨॥ਪਉੜੀ॥ ॥ਮੇਲਿਲੈਹੁਦਇਆਲਢਹਿਪਏਦੁ
ਆਰਿਆ॥ਰਖਿਲੇਵਹੁਦੀਨਦਇਆਲਭ੍ਰਮਤਬਹੁਹਾਰਿਆ॥ਭਗਤਵਛਲੁ
ਤੇਰਾਬਿਰਦੁਹਰਿਪਤਿਤਉਧਾਰਿਆ॥ਤੁਝਬਿਨੁਨਾਹੀਕੋਇਬਿਨਉਮੋਹਿਸਾਰਿਆ

ਕਰਗਹਿਲੇਹੁਦਇਆਲਸਾਗਰਸੰਸਾਰਿਆ॥੧੬॥ਸਲੋਕ॥ ॥ਸੰਤਉਧਰਣਦ
ਇਆਲੰਆਸਰੰਗੋਪਾਲਕੀਰਤਨਹ॥ਨਿਰਮਲੰਸੰਤਸੰਗੇਣਓਟਨਾਨਕਪਰਮੇਸੁਰਹ॥
੧॥ਚੰਦਨਚੰਦੁਨਸਰਦਰੁਤਿਮੂਲਿਨਮਿਟਈਘਾਂਮ॥ਸੀਤਲੁਥੀਵੈਨਾਨਕਾਜਪੰਦੜੋਹ
ਰਿਨਾਮੁ॥੨॥ਪਉੜੀ॥ ॥ਚਰਨਕਮਲਕੀਓਟਉਧਰੇਸਗਲਜਨ॥ਸੁਣਿਪਰਤਾ
ਪੁਗੋਵਿੰਦਨਿਰਭਉਭਏਮਨ॥ਤੋਟਿਨਆਵੈਮੂਲਿਸੰਚਿਆਨਾਮੁਧਨ॥ਸੰਤਜਨਾਸਿ
ਉਸੰਗੁਪਾਈਐਵਡੈਪੁਨ॥ਆਠਪਹਰਹਰਿਧਿਆਇਹਰਿਜਸੁਨਿਤਸੁਨ॥੧੭॥ਸ
ਲੋਕ॥ ॥ਦਇਆਕਰਣੰਦੁਖਹਰਣੰਉਚਰਣੰਨਾਮਕੀਰਤਨਹ॥ਦਇਆਲ
ਪੁਰਖਭਗਵਾਨਹਨਾਨਕਲਿਪਤਨਮਾਇਆ॥੧॥ਭਾਹਿਬਲੰਦੜੀਬੁਝਿਗਈਰਖੰ
ਦੜੋਪ੍ਰਭੁਆਪਿ॥ਜਿਨਿਉਪਾਈਮੇਦਨੀਨਾਨਕਸੋਪ੍ਰਭੁਜਾਪਿ॥੨॥ਪਉੜੀ॥
ਜਾਪ੍ਰਭਭਏਦਇਆਲਨਬਿਆਪੈਮਾਇਆ॥ਕੋਟਿਅਘਾਗਏਨਾਸਹਰਿਇਕੁ
ਧਿਆਇਆ॥ਨਿਰਮਲਭਏਸਰੀਰਜਨਧੂਰੀਨਾਇਆ॥ਮਨਤਨਭਏਸੰਤੋਖਪੂਰ
ਨਪ੍ਰਭੁਪਾਇਆ॥ਤਰੇਕੁਟੰਬਸੰਗਿਲੋਗਕੁਲਸਬਾਇਆ॥੧੮॥ਸਲੋਕ॥
ਗੁਰਗੋਬਿੰਦਗੋਪਾਲਗੁਰਗੁਰਪੂਰਨਨਾਰਾਇਣਹ॥ਗੁਰਦਇਆਲਸਮਰਥਗੁਰਗੁ
ਰਨਾਨਕਪਤਿਤਉਧਾਰਣਹ॥੧॥ਭਉਜਲੁਬਿਖਮੁਅਸਗਾਹੁਗੁਰਿਬੋਹਿਥੈਤਾਰਿਅ
ਮੁ॥ਨਾਨਕਪੂਰਕਰੰਮਸਤਿਗੁਰਚਰਣੀਲਗਿਆ॥੨॥ਪਉੜੀ॥ ਧੰਨੁਧੰਨੁ
ਗੁਰਦੇਵਜਿਸੁਸੰਗਿਹਰਿਜਪੇ॥ਗੁਰਕ੍ਰਿਪਾਲਜਬਭਏਤਅਵਗੁਣਸਭਿਛਪੇ॥
ਪਾਰਬ੍ਰਹਮਗੁਰਦੇਵਨੀਚਹੁਉਚਥਪੇ॥ਕਾਟਿਸਿਲਕਦੁਖਮਾਇਆਕਰਿਲੀਨੇਅ
ਪਦਸੇ॥ਗੁਣਗਾਇਬੇਅੰਤਰਸਨਾਹਰਿਜਸੋ॥੧੯॥ਸਲੋਕ॥ ॥ਦ੍ਰਿਸਟੰਤੇਏ
ਕੋਸੁਨੀਅੰਤੇਏਕੋਵਰਤੰਤੇਏਕੋਨਰਹਰਹ॥ਨਾਮਦਾਨੁਜਾਚੰਤਿਨਾਨਕਦਇਆਲਪੁਰ
ਖਕ੍ਰਿਪਾਕਰਹ॥ ਹਿਕੁਸੇਵੀਹਿਕੁਸੰਮਲਾਹਰਿਇਕਸੁਪਹਿਅਰਦਾਸਿ॥ਨਾਮਵ
ਖਰੁਧਨੁਸੰਚਿਆਨਾਨਕਸਚੀਰਾਸਿ॥੨॥ਪਉੜੀ॥ ॥ਪ੍ਰਭਦਇਆਲਬੇਅੰ
ਤਪੂਰਨਇਕੁਏਹੁ॥ਸਭੁਕਿਛੁਆਪੇਆਪਿਦੂਜਾਕਹਾਕੇਹੁ॥ਆਪਿਕਰਹੁਪ੍ਰਭਦਾ
ਨੁਆਪੇਆਪਿਲੇਹੁ॥ਆਵਣਜਾਣਾਹੁਕਮੁਸਭੁਨਿਹਚਲੁਤੁਧੁਥੇਹੁ॥ਨਾਨਕੁਮੰਗੈ

ਦਾਨੁਕਰਿਕਿਰਪਾਨਾਮੁਦੇਹੁ॥੨॥੧॥

ਜੈਤਸਰੀਬਾਣੀਭਗਤਾਕੀ॥ ੴਸਤਿਗੁਰਪ੍ਰਸਾਦਿ॥
ਨਾਥਕਛੂਅਨਜਾਨਉ॥ਮਨੁਮਾਇਆਕੈਹਾਥਿਬਿਕਾਨਉ॥੧॥ਰਹਾਉ॥ਤੁਮਕਹੀ
ਅਤਹੌਜਗਤਗੁਰਸੁਆਮੀ॥ਹਮਕਹੀਅਤਕਲਿਜੁਗਕੇਕਾਮੀ॥੧॥ਇਨਪੰਚ
ਨਮੇਰੋਮਨੁਜੁਬਿਗਾਰਿਓ॥ਪਲੁਪਲੁਹਰਿਜੀਤੇਅੰਤਰੁਪਾਰਿਓ॥੨॥ਜਤਦੇਖਉ
ਤਤਦੁਖਕੀਰਾਸੀ॥ਅਜੌਨਪਤ੍ਯ੍ਯਾਇਨਿਗਮਭਏਸਾਖੀ॥੩॥ਗੋਤਮਨਾਰਿਉਮਾਪ
ਤਿਸ੍ਵਾਮੀ॥ਸੀਸੁਧਰਨਿਸਹਸਭਗਗਾਂਮੀ॥੪॥ਇਨਦੂਤਨਖਲੁਬਧੁਕਰਿਮਾਰਿਓ
॥ਬਡੋਨਿਲਾਜੁਅਜਹੂਨਹੀਹਾਰਿਓ॥੫॥ਕਹਿਰਵਿਦਾਸਕਹਾਕੈਸੇਕੀਜੈ॥ਬਿਨੁ
ਰਘੁਨਾਥਸਰਨਿਕਾਕੀਲੀਜੈ॥੬॥੧॥

ੴਸਤਿਨਾਮੁਕਰਤਾਪੁਰਖੁਨਿਰਭਉਨਿਰਵੈਰੁ
ਅਕਾਲਮੂਰਤਿਅਜੂਨੀਸੈਭੰਗੁਰਪ੍ਰਸਾਦਿ॥
ਰਾਗੁਟੋਡੀਮਹਲਾ੪ ਘਰੁ੧ ॥ਹਰਿਬਿਨੁਰਹਿਨਸਕੈਮਨੁਮੇਰਾ॥ਮੇਰੇਪ੍ਰੀਤ
ਮਪ੍ਰਾਨਹਰਿਪ੍ਰਭੁਗੁਰੁਮੇਲੇਬਹੁਰਿਨਭਵਜਲਿਫੇਰਾ॥੧॥ਰਹਾਉ॥ਮੇਰੈਹੀਅਰੈਲੋ
ਚਲਗੀਪ੍ਰਭਕੇਰੀਹਰਿਨੈਨਹੁਹਰਿਪ੍ਰਭੁਹੇਰਾ॥ਸਤਿਗੁਰਿਦਇਆਲਿਹਰਿਨਾਮੁਦ੍ਰਿ
ੜਾਇਆਹਰਿਪਾਧਰੁਹਰਿਪ੍ਰਭਕੇਰਾ॥੧॥ਹਰਿਰੰਗੀਹਰਿਨਾਮੁਪ੍ਰਭਪਾਇਆਹਰਿ
ਗੋਵਿੰਦਹਰਿਪ੍ਰਭਕੇਰਾ॥ਹਰਿਹਿਰਦੈਮਨਿਤਨਿਮੀਠਾਲਾਗਾਮੁਖਿਮਸਤਕਿਭਾਗੁ
ਚੰਗੇਰਾ॥੨॥ਲੋਭਵਿਕਾਰਜਿਨਾਮਨੁਲਾਗਾਹਰਿਵਿਸਰਿਆਪੁਰਖੁਚੰਗੇਰਾ॥ਓ
ਇਮਨਮੁਖਮੂੜਅਗਿਆਨੀਕਹੀਅਹਿਤਿਨਮਸਤਕਿਭਾਗੁਮੰਦੇਰਾ॥੩॥ਬਿਬੇ
ਕਬੁਧਿਸਤਿਗੁਰਤੇਪਾਈਗੁਰਗਿਆਨੁਗੁਰੂਪ੍ਰਭਕੇਰਾ॥ਜਨਨਾਨਕਨਾਮੁਗੁਰੂਤੇਪਾ
ਇਆਧੁਰਿਮਸਤਕਿਭਾਗੁਲਿਖੇਰਾ॥੪॥੧॥
ਟੋਡੀਮਹਲਾ੫ ਘਰੁ੧ ਦੁਪਦੇ॥ ੴਸਤਿਗੁਰਪ੍ਰਸਾਦਿ॥
ਸੰਤਨਅਵਰਨਕਾਹੂਜਾਨੀ॥ਬੇਪਰਵਾਹਸਦਾਰੰਗਿਹਰਿਕੈਜਾਕੋਪਾਖੁਸੁਆਮੀ॥
ਰਹਾਉ॥ਊਚਸਮਾਨਠਾਕੁਰਤੇਰੋਅਵਰਨਕਾਹੂਤਾਨੀ॥ਐਸੋਅਮਰੁਮਿਲਿਓਭ
ਗਤਨਕਉਰਾਚਿਰਹੇਰੰਗਿਗਿਆਨੀ॥੧॥ਰੋਗਸੋਗਦੁਖਜਰਾਮਰਾਹਰਿਜਨਹਿਨਹੀ
ਨਿਕਟਾਨੀ॥ਨਿਰਭਉਹੋਇਰਹੇਲਿਵਏਕੈਨਾਨਕਹਰਿਮਨੁਮਾਨੀ॥੨॥੧॥ਟੋਡੀਮ
ਹਲਾ੫ ॥ਹਰਿਬਿਸਰਤਸਦਾਖੁਆਰੀ॥ਤਾਕਉਧੋਖਾਕਹਾਬਿਆਪੈਜਾ
ਕਉਓਟਤੁਹਾਰੀ॥੧॥ਰਹਾਉ॥ਬਿਨੁਸਿਮਰਨਜੋਜੀਵਨੁਬਲਨਾਸਰਪਜੈਸੇਅਰਜਾ
ਰੀ॥ਨਵਖੰਡਨਕੋਰਾਜੁਕਮਾਵੈਅੰਤਿਚਲੈਗੋਹਾਰੀ॥੧॥ਗੁਣਨਿਧਾਨਗੁਣਤਿਨਹੀ
ਗਾਏਜਾਕਉਕਿਰਪਾਧਾਰੀ॥ਸੋਸੁਖੀਆਧੰਨੁਉਸੁਜਨਮਾਨਾਨਕਤਿਸੁਬਲਿਹਾਰੀ॥
॥੨॥੨॥ ਟੋਡੀਮਹਲਾ੫ ਘਰੁ੨
॥ਚਉਪਦੇ॥ ੴਸਤਿਗੁਰਪ੍ਰਸਾਦਿ॥ ॥ਧਾਇਓਰੇਮਨਦਹ
ਦਿਸਧਾਇਓ॥ਮਾਇਆਮਗਨਸੁਆਦਿਲੋਭਿਮੋਹਿਓਤਿਨਿਪ੍ਰਭਿਆਪਿਭੁਲਾ

ਇਓ॥ਰਹਾਉ॥ਹਰਿਕਥਾਹਰਿਜਸਸਾਧਸੰਗਤਿਸਿਉਇਕੁਮੁਹਤੁਨਇਹੁਮਨੁਲਾਇਓ॥
ਬਿਗਸਿਓਪੇਖਿਰੰਗੁਕਸੁੰਭਕੋਪਰਗ੍ਰਿਹਜੋਹਨਿਜਾਇਓ॥੧॥ਚਰਨਕਮਲਸਿਉਭਾਉਨਕੀ
ਨੋਨਹਸਤਪੁਰਖੁਮਨਾਇਓ॥ਧਾਵਤਕਉਧਾਵਹਿਬਹੁਭਾਤੀਜਿਉਤੇਲੀਬਲਦੁਭ੍ਰਮਾਇ
ਓ॥੨॥ਨਾਮਦਾਨੁਇਸਨਾਨੁਨਕੀਓਇਕਨਿਮਖਨਕੀਰਤਿਗਾਇਓ॥ਨਾਨਾਝੂਠਿਲਾਇਮ
ਨੁਤੋਖਿਓਨਹਬੂਝਿਓਅਪਨਾਇਓ॥੩॥ਪਰਉਪਕਾਰਨਕਬਹੂਕੀਏਨਹੀਸਤਿਗੁਰੁਸੇਵਿ
ਧਿਆਇਓ॥ਪੰਚਦੂਤਰਚਿਸੰਗਤਿਗੋਸਟਿਮਤਵਾਰੋਮਦਮਾਇਓ॥੪॥ਕਰਉਬੇਨਤੀ
ਸਾਧਸੰਗਤਿਹਰਿਭਗਤਿਵਛਲਸੁਣਿਆਇਓ॥ਨਾਨਕਭਾਗਿਪਰਿਓਹਰਿਪਾਛੈਰਾ
ਖੁਲਾਜਅਪੁਨਾਇਓ॥੫॥੧॥੩੦॥ਟੋਡੀਮਹਲਾ੫ ॥ਮਾਨੁਖੁਬਿਨੁਬੂਝੇਬਿਰ
ਥਾਆਇਆ॥ਅਨਿਕਸਾਜਸੀਗਾਰਬਹੁਕਰਤਾਜਿਉਮਿਰਤਕੁਓਢਾਇਆ॥ਰਹਾਉ॥
ਧਾਇਧਾਇਕ੍ਰਿਪਨਸ੍ਰਮੁਕੀਨੋਇਕਤ੍ਰਕਰੀਹੈਮਾਇਆ॥ਦਾਨੁਪੁੰਨੁਨਹੀਸੰਤਨਸੇਵਾਕਿ
ਤਹੀਕਾਜਿਨਆਇਆ॥੧॥ਕਰਿਆਭਰਣਸਵਾਰੀਸੇਜਾਕਾਮਨਿਥਾਟੁਬਨਾਇਆ
॥ਸੰਗੁਨਪਾਇਓਅਪੁਨੇਭਰਤੇਪੇਖਿਪੇਖਿਦੁਖੁਪਾਇਆ॥੨॥ਸਾਰੋਦਿਨਸੁਮਜੂਰੀਕ
ਰਤਾਤੁਹੁਮੂਸਲਹਿਛਰਾਇਆ॥ਖੇਦੁਭਇਓਬੇਗਾਰੀਨਿਆਈਘਰਕੈਕਾਮਿਨਆ
ਇਆ॥੩॥ਭਇਓਅਨੁਗ੍ਰਹੁਜਾਕਉਪ੍ਰਭਕੋਤਿਸੁਹਿਰਦੈਨਾਮੁਵਸਾਇਆ॥ਸਾਧ
ਸੰਗਤਿਕੈਪਾਛੈਪਰਿਅਉਜਨਨਾਨਕਹਰਿਰਸੁਪਾਇਆ॥੪॥੨॥੩੧॥ਟੋਡੀਮਹਲਾ੫
॥ਕ੍ਰਿਪਾਨਿਧਿਬਸਹੁਰਿਦੈਹਰਿਨੀਤ॥ਤੈਸੀਬੁਧਿਕਰਹੁਪਰਗਾਸਾਲਾਗੈਪ੍ਰਭਸੰਗਿ
ਪ੍ਰੀਤਿ॥੧॥ਰਹਾਉ॥ਦਾਸਤੁਮਾਰੇਕੀਪਾਵਉਧੂਰਾਮਸਤਕਿਲੇਲੇਲਾਵਉ॥ਮਹਾਪਤਿਤਤੇ
ਹੋਤਪੁਨੀਤਾਹਰਿਕੀਰਤਨਗੁਨਗਾਵਉ॥੧॥ਆਗਿਆਤੁਮਰੀਮੀਠੀਲਾਗਉਕੀਓਤੁਹਾ
ਰੋਭਾਵਉ॥ਜੋਤੂਦੇਹਿਤਹੀਇਹੁਤ੍ਰਿਪਤੈਆਨਨਕਤਹੂਧਾਵਉ॥੨॥ਸਦਹੀਨਿਕਟਿਜਾ
ਨਉਪ੍ਰਭੁਸੁਆਮੀਸਗਲਰੇਣਹੋਇਰਹੀਐ॥ਸਾਧੂਸੰਗਤਿਹੋਇਪਰਾਪਤਿਤਾਪ੍ਰਭੁਅ
ਪੁਨਾਲਹੀਐ॥੩॥ਸਦਾਸਦਾਹਮਛੋਹਰੇਤੁਮਰੇਤੂਪ੍ਰਭਹਮਰੋਮੀਰਾ॥ਨਾਨਕਬਾਰਿਕਤੁ
ਮਮਾਤਪਿਤਾਮੁਖਿਨਾਮੁਤੁਮਾਰੋਖੀਰਾ॥੪॥੩॥੩੨॥
ਟੋਡੀਮਹਲਾ੫ ਘਰੁ੨ ਦੁਪਦੇ ੧ੴਸਤਿਗੁਰਪ੍ਰਸਾਦਿ॥

ਮਾਗਉਦਾਨੁਠਾਕੁਰਨਾਮ॥ਅਵਰੁਕਛੂਮੇਰੈਸੰਗਿਨਚਾਲੈਮਿਲੈਕ੍ਰਿਪਾਗੁਣਗਾਮ॥੧॥ਰ
ਹਾਉ॥ਰਾਜੁਮਾਲੁਅਨੇਕਭੋਗਰਸਸਗਲਤਰਵਰਕੀਛਾਮ॥ਧਾਇਧਾਇਬਹੁਬਿਧਿਕ
ਉਧਾਵੈਸਗਲਨਿਰਾਰਥਕਾਮ॥੧॥ਬਿਨੁਗੋਵਿੰਦਅਵਰੁਜੇਚਾਹਉਦੀਸੈਸਗਲਬਾਤਹੈ
ਖਾਮ॥ਕਹੁਨਾਨਕਸੰਤਰੇਨਮਾਗਉਮੇਰੋਮਨੁਪਾਵੈਬਿਸ੍ਰਾਮ॥੨॥੧॥੬॥ਟੋਡੀਮਹਲਾ੫
॥ਪ੍ਰਭਜੀਕੋਨਾਮੁਮਨਹਿਸਾਧਾਰੈ॥ਜੀਅਪ੍ਰਾਨਸੂਖਇਸੁਮਨਕਉਬਰਤਨਿਏਹਹਮਾ
ਰੈ॥੧॥ਰਹਾਉ॥ਨਾਮੁਜਾਤਿਨਾਮੁਮੇਰੀਪਤਿਹੈਨਾਮੁਮੇਰੈਪਰਵਾਰੈ॥ਨਾਮੁਸਖਾਈਸਦਾਮੇਰੈ
ਸੰਗਿਹਰਿਨਾਮੁਮੋਕਉਨਿਸਤਾਰੈ॥੧॥ਬਿਖੈਬਿਲਾਸਕਹੀਅਤਬਹੁਤੇਰੇਚਲਤਨਕਛੂ
ਸੰਗਾਰੈ॥ਇਸਟੁਮੀਤੁਨਾਮੁਨਾਨਕਕੋਹਰਿਨਾਮੁਮੇਰੈਭੰਡਾਰੈ॥੨॥੨॥੭॥ਟੋਡੀਮਃ੫
॥ਨੀਕੇਗੁਣਗਾਉਮਿਟਹੀਰੋਗ॥ਮੁਖਊਜਲਮਨੁਨਿਰਮਲਹੋਈਹੈਤੇਰੋਰਹੈਈਹਾ
ਊਹਾਲੋਗੁ॥੧॥ਰਹਾਉ॥ਚਰਨਪਖਾਰਿਕਰਉਗੁਰਸੇਵਾਮਨਹਿਚਰਾਵਉਭੋਗ॥ਛੋਡਿ
ਆਪਤੁਬਾਦੁਅਹੰਕਾਰਾਮਾਨੁਸੋਈਜੋਹੋਗੁ॥੧॥ਸੰਤਟਹਲਸੋਈਹੈਲਾਗਾਜਿਸੁਮਸ
ਤਕਿਲਿਖਿਆਲਿਖੋਗੁ॥ਕਹੁਨਾਨਕਏਕਬਿਨੁਦੂਜਾਅਵਰੁਨਕਰਣੈਜੋਗੁ॥੨॥੩॥੮॥
ਟੋਡੀਮਹਲਾ੫ ॥ਸਤਿਗੁਰਆਇਓਸਰਣਿਤੁਹਾਰੀ॥ਮਿਲੈਸੂਖੁਨਾਮੁ
ਹਰਿਸੋਭਾਚਿੰਤਾਲਾਹਿਹਮਾਰੀ॥੧॥ਰਹਾਉ॥ਅਵਰਨਸੂਝੈਦੂਜੀਠਾਹਰਹਾਰਿਪਰਿ
ਓਤਉਦੁਆਰੀ॥ਲੇਖਾਛੋਡਿਅਲੇਖੈਛੂਟਹਹਮਨਿਰਗੁਨਲੇਹੁਉਬਾਰੀ॥੧॥ਸਦ
ਬਖਸਿੰਦੁਸਦਾਮਿਹਰਵਾਨਾਸਭਨਾਦੇਇਅਧਾਰੀ॥ਨਾਨਕਦਾਸਸੰਤਪਾਛੈਪਰਿ
ਓਰਾਖਿਲੇਹੁਇਹਬਾਰੀ॥੨॥੪॥੯॥ਟੋਡੀਮਹਲਾ੫ ॥ਰਸਨਾਗੁਣਗੋ
ਪਾਲਨਿਧਿਗਾਇਣ॥ਸਾਂਤਿਸਹਜੁਰਹਸੁਮਨਿਉਪਜਿਓਸਗਲੇਦੂਖਪਲਾਇ
ਣ॥੧॥ਰਹਾਉ॥ਜੋਮਾਗਹਿਸੋਈਸੋਈਪਾਵਹਿਸੇਵਿਹਰਿਕੇਚਰਣਰਸਾਇਣ॥
ਜਨਮਮਰਣਦੁਹਹੂਤੇਛੂਟਹਿਭਵਜਲੁਜਗਤੁਤਰਾਇਣ॥੧॥ਖੋਜਤਖੋਜਤਤ
ਤੁਬੀਚਾਰਿਓਦਾਸਗੋਵਿੰਦਪਰਾਇਣ॥ਅਬਿਨਾਸੀਖੇਮਚਾਹਹਿਜੇਨਾਨਕਸਦਾ
ਸਿਮਰਿਨਾਰਾਇਣ॥੨॥੫॥੧੦॥ਟੋਡੀਮਹਲਾ੫ ॥ਨਿੰਦਕੁਗੁਰਕਿਰਪਾਤੇਹਾ
ਟਿਓ॥ਪਾਰਬ੍ਰਹਮਪ੍ਰਭਭਏਦਇਆਲਾਸਿਵਕੈਬਾਣਿਸਿਰੁਕਾਟਿਓ॥੧॥ਰਹਾਉ॥

॥ਕਾਲੁਜਾਲੁਜਮੁਜੋਹਿਨਸਾਕੈਸਚਕਾਪੰਥੁਥਾਟਿਓ॥ਖਾਤਖਰਚਤਕਿਛੁਨਿਖੁਟ
ਤਨਾਹੀਰਾਮਰਤਨੁਧਨੁਖਾਟਿਓ॥੧॥ਭਸਮਾਭੂਤਹੋਆਖਿਨਭੀਤਰਿਅਪਨਾਕੀਆ
ਪਾਇਆ॥ਆਗਮਨਿਗਮੁਕਹੈਜਨੁਨਾਨਕੁਸਭੁਦੇਖੈਲੋਕੁਸਬਾਇਆ॥੨॥੧੦॥
੧੧॥ਟੋਡੀ ਮ: ੫ ॥ਕਿਰਪਨਤਨਮਨਕਿਲਬਿਖਭਰੇ॥ਸਾਧਸੰਗਿਭਜਨੁਕਰਿਸੁ
ਆਮੀਢਾਕਨਕਉਇਕੁਹਰੇ॥੧॥ਰਹਾਉ॥ਅਨਿਕਛਿਦ੍ਰਬੋਹਿਥਕੇਛੁਟਕਤਥਾਮ
ਜਾਹੀਕਰੇ॥ਜਿਸਕਾਬੋਹਿਥੁਤਿਸੁਆਰਾਧੇਖੋਟੇਸੰਗਿਖਰੇ॥੧॥ਗਲੀਸੈਲਉਠਾਵਤ
ਚਾਹੈਓਇਊਹਾਹੀਹੈਧਰੇ॥ਜੋਰੁਸਕਤਿਨਾਨਕਕਿਛੁਨਾਹੀਪ੍ਰਭਰਾਖਹੁਸਰਣਿਪਰੇ
॥੨॥੧੧॥੧੨॥ਟੋਡੀਮਹਲਾ ੫ ॥ਹਰਿਕੇਚਰਨਕਮਲਮਨਿਧਿਆਉ॥ਕਾਢਿ
ਕੁਠਾਰੁਪਿਤਬਾਤਹੰਤਾਅਉਖਧੁਹਰਿਕੋਨਾਉ॥੧॥ਰਹਾਉ॥ਤੀਨੇਤਾਪਨਿਵਾਰਣਹਾ
ਰਾਦੁਖਹੰਤਾਸੁਖਰਾਸਿ॥ਤਾਕਉਬਿਘਨੁਨਕੋਊਲਾਗੈਜਾਕੀਪ੍ਰਭਆਗੈਅਰਦਾਸਿ
॥੧॥ਸੰਤਪ੍ਰਸਾਦਿਬੈਦਨਾਰਾਇਣਕਰਣਕਾਰਣਪ੍ਰਭਏਕ॥ਬਾਲਬੁਧਿਪੂਰਨਸੁ
ਖਦਾਤਾਨਾਨਕਹਰਿਹਰਿਟੇਕ॥੨॥੧੨॥੧੩॥ਟੋਡੀਮਹਲਾ ੫ ॥ਹਰਿਹਰਿਨਾਮੁ
ਸਦਾਸਦਜਾਪਿ॥ਧਾਰਿਅਨੁਗ੍ਰਹੁਪਾਰਬ੍ਰਹਮਸੁਆਮੀਵਸਦੀਕੀਨੀਆਪਿ॥੧॥
ਰਹਾਉ॥ਜਿਸਕੇਸੇਫਿਰਿਤਿਨਹੀਸਮ੍ਹਾਲੇਬਿਨਸੇਸੋਗਸੰਤਾਪ॥ਹਾਥਦੇਇਰਾਖੇਜ
ਨਅਪਨੇਹਰਿਹੋਏਮਾਈਬਾਪ॥੧॥ਜੀਅਜੰਤਹੋਏਮਿਹਰਵਾਨਾਦਯਾਧਾਰੀਹਰਿ
ਨਾਥ॥ਨਾਨਕਸਰਨਿਪਰੇਦੁਖਭੰਜਨਜਾਕਾਬਡਪਰਤਾਪ॥੨॥੧੩॥੧੪॥ਟੋਡੀਮ
ਹਲਾ ੫ ॥ਸ੍ਵਾਮੀਸਰਨਿਪਰਿਓਦਰਬਾਰੇ॥ਕੋਟਿਅਪਰਾਧਖੰਡਨਕੇਦਾਤੇਤੁ
ਝਬਿਨੁਕਉਨੁਉਧਾਰੇ॥੧॥ਰਹਾਉ॥ਖੋਜਤਖੋਜਤਬਹੁਪਰਕਾਰੇਸਰਬਅਰਥ
ਬੀਚਾਰੇ॥ਸਾਧਸੰਗਿਪਰਮਗਤਿਪਾਈਐਮਾਇਆਰਚਿਬੰਧਿਹਾਰੇ॥੧॥ਚਰਨ
ਕਮਲਸੰਗਿਪ੍ਰੀਤਿਮਨਿਲਾਗੀਸੁਰਿਜਨਮਿਲੇਪਿਆਰੇ॥ਨਾਨਕਅਨਦਕਰੇਹਰਿ
ਜਪਿਜਪਿਸਗਲੇਰੋਗਨਿਵਾਰੇ॥੨॥੧੦॥੧੫॥

ਟੋਡੀਮਹਲਾ ੫ ਘਰੁ ੩ ਚਉਪਦੇ ੴ ਸਤਿਗੁਰਪ੍ਰਸਾਦਿ॥

ਹਾਂਹਾਂਲਪਟਿਓਰੇਮੂੜ੍ਹੇਕਛੂਨਥੋਰੀ॥ਤੇਰੋਨਹੀਸੁਜਾਨੀਮੋਰੀ॥ਰਹਾਉ॥ਆਪਨ
ਰਾਮੁਨਚੀਨੋਖਿਨੂਆ॥ਜੋਪਰਾਈਸੁਅਪਨੀਮਨੂਆ॥੧॥ਨਾਮੁਸੰਗੀਸੋਮਨਿਨਬਸਾ
ਇਓ॥ਛੋਡਿਜਾਹਿਵਾਹੂਚਿਤੁਲਾਇਓ॥੨॥ਸੋਸੰਚਿਓਜਿਤੁਭੂਖਤਿਸਾਇਓ॥
ਅੰਮ੍ਰਿਤਨਾਮੁਤੋਸਾਨਹੀਪਾਇਓ॥੩॥ਕਾਮਿਕ੍ਰੋਧਿਮੋਹਿਕੂਪਿਪਰਿਆ॥ਗੁਰਪ੍ਰਸਾਦਿ
ਨਾਨਕਕੋਤਰਿਆ॥੪॥੧॥੧੬॥ਟੋਡੀਮਹਲਾ ੫ ॥ਹਮਾਰੈਏਕੈਹਰੀਹਰੀ॥
ਆਨਅਵਰਸਿਞਾਣਿਨਕਰੀ॥ਰਹਾਉ॥ਵਡੈਭਾਗਿਗੁਰੁਅਪੁਨਾਪਾਇਓ॥ਗੁਰਿ
ਮੋਕਉਹਰਿਨਾਮੁਦ੍ਰਿੜਾਇਓ॥੧॥ਹਰਿਹਰਿਜਾਪਤਾਪਬ੍ਰਤਨੇਮਾ॥ਹਰਿਹਰਿਧਿ
ਆਇਕੁਸਲਸਭਿਖੇਮਾ॥੨॥ਆਚਾਰਬਿਉਹਾਰਜਾਤਿਹਰਿਗੁਨੀਆ॥ਮਹਾ
ਅਨੰਦਕੀਰਤਨਹਰਿਸੁਨੀਆ॥੩॥ਕਹੁਨਾਨਕਜਿਨਿਠਾਕੁਰੁਪਾਇਆ॥ਸਭੁ
ਕਿਛੁਤਿਸਕੇਗ੍ਰਿਹਮਹਿਆਇਆ॥੪॥੨॥੧੭॥

ਟੋਡੀਮਹਲਾ ੫ ਘਰੁ ੪ ਦੁਪਦੇ ੴ ਸਤਿਗੁਰਪ੍ਰਸਾਦਿ॥

ਰੂੜੋਮਨੁਹਰਿਰੰਗੋਲੋੜੈ॥ਗਾਲੀਹਰਿਨੀਹੁਨਹੋਇ॥ਰਹਾਉ॥ਹਉਢੂਢੇਦੀ
ਦਰਸਨਕਾਰਣਿਬੀਥੀਬੀਥੀਪੇਖਾ॥ਗੁਰਮਿਲਿਭਰਮੁਗਵਾਇਆਹੇ॥੧॥
ਇਹਬੁਧਿਪਾਈਮੈਸਾਧੂਕੰਨਹੁਲੇਖੁਲਿਖਿਓਧੁਰਿਮਾਥੈ॥ਇਹਬਿਧਿਨਾਨਕਹਰਿਨੈਣਅ
ਲੋਇ॥੨॥੧॥੧੮॥ਟੋਡੀਮਹਲਾ ੫ ॥ਗਰਬਿਗਹਿਲੜੋਮੂੜੜੋਹੀਓਰੇ॥ਹੀਓ
ਮਹਰਾਜਰੀਮਾਇਓ॥ਡੀਹਰਨਿਆਈਮੋਹਿਫਾਕਿਓਰੇ॥ਰਹਾਉ॥ਘਣੋਘਣੋਘਣੋਸ
ਦਲੋੜੈਬਿਨੁਲਹਣੇਕੈਠੈਪਾਇਓਰੇ॥ਮਹਰਾਜਰੋਗਾਥੁਵਾਹੂਸਿਉਲੁਭੜਿਓਨਿਹਭਾ
ਗੜੋਭਾਹਿਸੰਜੋਇਓਰੇ॥੧॥ਸੁਣਿਮਨਸੀਖਸਾਧੂਜਨਸਗਲੋਥਾਰੇਸਗਲੇਪਰਾਛਤਮਿ
ਟਿਓਰੇ॥ਜਾਕੋਲਹਣੋਮਹਰਾਜਰੀਗਾਠੜੀਓਜਨਨਾਨਕਗਰਭਾਸਿਨਪਉੜਿਓਰੇ॥

ਟੋਡੀਮਹਲਾ ੫ ਘਰੁ ੫ ਦੁਪਦੇ ੴ ਸਤਿਗੁਰਪ੍ਰਸਾਦਿ॥

ਐਸੋਗੁਨੁਮੇਰੋਪ੍ਰਭਜੀਕੀਨ॥ਪੰਚਦੋਖਅਰੁਅਹੰਰੋਗਇਹਤਨਤੇਸਗਲਦੂਰਿਕੀਨ॥
ਰਹਾਉ॥ਬੰਧਨਤੋਰਿਛੋਰਿਬਿਖਿਆਤੇਗੁਰਕੋਸਬਦੁਮੇਰੈਹੀਅਰੈਦੀਨ॥ਰੂਪੁਅਨਰੂਪੁਮੋ
ਰੋਕਛੁਨਬੀਚਾਰਿਓਪ੍ਰੇਮਗਹਿਓਮੋਹਿਹਰਿਰੰਗਭੀਨ॥੧॥ਪੇਖਿਓਲਾਲਨੁਪਾਟਬੀਚਖੋ

ਏਅਨਦਾਚਿਤਾਹਰਖੇਪਤੀਨਾ॥ਤਿਸਹੀਕੋਗ੍ਰਿਹੁਜੋਈਪ੍ਰਭੁਨਾਨਕਸੋਠਾਕੁਰੁਤਿਸਹੀਕੋਧ
ਨਾ॥੨॥੧॥੨੦॥ਟੋਡੀਮਹਲਾ੫ ॥ਮਾਈਮੇਰੇਮਨਕੀਪ੍ਰੀਤਿ॥ਏਹੀਕਰਮਧਰਮ
ਜਪਏਹੀਰਾਮਨਾਮਨਿਰਮਲਹੈਰੀਤਿ॥ਰਹਾਉ॥ਪ੍ਰਾਨਅਧਾਰਜੀਵਨਧਨਮੋਰੈਦੇਖਨਕਉ
ਦਰਸਨਪ੍ਰਭਨੀਤਿ॥ਬਾਟਘਾਟਤੋਸਾਸੰਗਿਮੇਰੈਮਨਅਪੁਨੇਕਉਮੈਹਰਿਸਖਾਕੀਤ॥੧॥
ਸੰਤਪ੍ਰਸਾਦਿਭਏਮਨਨਿਰਮਲਕਰਿਕਿਰਪਾਅਪੁਨੇਕਰਿਲੀਤ॥ਸਿਮਰਿਸਿਮਰਿਨਾ
ਨਕਸੁਖੁਪਾਇਆਆਦਿਜੁਗਾਦਿਭਗਤਨਕੇਮੀਤ॥੨॥੨॥੨੧॥ਟੋਡੀਮਹਲਾ੫
॥ਪ੍ਰਭਜੀਮਿਲੁਮੇਰੇਪ੍ਰਾਨ॥ਬਿਸਰੁਨਹੀਨਿਮਖਹੀਅਰੇਤੇਅਪਨੇਭਗਤਕਉ
ਪੂਰਨਦਾਨ॥ਰਹਾਉ॥ਖੋਵਹੁਭਰਮੁਰਾਖੁਮੇਰੇਪ੍ਰੀਤਮਅੰਤਰਜਾਮੀਸੁਘੜਸੁਜਾਨ॥ਕੋ
ਟਿਰਾਜਨਾਮਧਨੁਮੇਰੈਅੰਮ੍ਰਿਤਦ੍ਰਿਸਟਿਧਾਰਹੁਪ੍ਰਭਮਾਨ॥੧॥ਆਠਪਹਰਰਸਨਾਗੁਨਗਾਵੈ
ਜਸੁਪੂਰਿਅਘਾਵਹਿਸਮਰਥਕਾਨ॥ਤੇਰੀਸਰਣਿਜੀਅਨਕੇਦਾਤੇਸਦਾਸਦਾਨਾਨਕ
ਕੁਰਬਾਨ॥੨॥੩॥੨੨॥ਟੋਡੀਮਹਲਾ੫ ॥ਪ੍ਰਭਤੇਰੇਪਗਕੀਧੂਰਿ॥ਦੀ
ਨਦਇਆਲਪ੍ਰੀਤਮਮਨਮੋਹਨਕਰਿਕਿਰਪਾਮੇਰੀਲੋਚਾਪੂਰਿ॥ਰਹਾਉ॥ਦਹਦਿਸ
ਰਵਿਰਹਿਆਜਸੁਤੁਮਰਾਅੰਤਰਜਾਮੀਸਦਾਹਜੂਰਿ॥ਜੋਤੁਮਰਾਜਸੁਗਾਵਹਿਕਰਤੇ
ਜਨਕਬਹੁਨਮਰਤੇਝੂਰਿ॥੧॥ਧੰਧਬੰਧਬਿਨਸੇਮਾਇਆਕੇਸਾਧੂਸੰਗਤਿਮਿਟੇਬਿਸੂ
ਰ॥ਸੁਖਸੰਪਤਿਭੋਗਇਸੁਜੀਅਕੇਬਿਨੁਹਰਿਨਾਨਕਜਾਨੇਕੂਰ॥੨॥੪॥੨੩॥ਟੋਡੀ
ਮ:੫ ॥ਮਾਈਮੇਰੇਮਨਕੀਪਿਆਸ॥ਇਕੁਖਿਨੁਰਹਿਨਸਕਉਬਿਨੁਪ੍ਰੀਤਮ
ਦਰਸਨਦੇਖਨਕਉਧਾਰੀਮਨਿਆਸ॥ਰਹਾਉ॥ਸਿਮਰਉਨਾਮੁਨਿਰੰਜਨਕਰਤੇਮਨਤ
ਨਤੇਸਭਿਕਿਲਵਿਖਨਾਸ॥ਪੂਰਨਪਾਰਬ੍ਰਹਮਸੁਖਦਾਤੇਅਬਿਨਾਸੀਬਿਮਲਜਾਕੋਜਾਸ॥੧॥ਸੰ
ਤਪ੍ਰਸਾਦਿਮੇਰੇਪੂਰਮਨੋਰਥਕਰਿਕਿਰਪਾਭੇਟੇਗੁਣਤਾਸ॥ਸਾਂਤਿਸਹਜਸੂਖਮਨਿ
ਪਾਇਓਕੋਟਿਸੂਰਨਾਨਕਪਰਗਾਸ॥੨॥੫॥੨੪॥ਟੋਡੀਮਹਲਾ੫ ॥ਹਰਿਹਰਿ
ਪਤਿਤਪਾਵਨ॥ਜੀਅਪ੍ਰਾਨਮਾਨਸੁਖਦਾਤਾਅੰਤਰਜਾਮੀਮਨਕੋਭਾਵਨ॥ਰਹਾਉ॥
ਸੁੰਦਰੁਸੁਘੜੁਚਤੁਰੁਸਭਬੇਤਾਰਿਦਦਾਸਨਿਵਾਸਭਗਤਗੁਨਗਾਵਨ॥ਨਿਰਮਲਰੂਪ
ਅਨੂਪਸੁਆਮੀਕਰਮਭੂਮਿਬੀਜਨਸੋਖਾਵਨ॥੧॥ਬਿਸਮਨਬਿਸਮਭਏਬਿਸਮਾਦ

ਨਬੀਓਦੂਸਰਲਾਵਨਾ॥ਰਸਨਾਸਿਮਰਿਸਿਮਰਿਜਸੁਜੀਵਾਨਾਨਕਦਾਸਸਦਾਬਲਿਜਾ
ਣਾ॥੨॥੬॥੨੫॥ਟੋਡੀਮਹਲਾ੫ ॥ਮਾਈਮਾਇਆਛਲੁ॥ਤ੍ਰਿਣਕੀਅ
ਗਨਿਮੇਘਕੀਛਾਇਆਗੋਬਿਦਭਜਨਬਿਨੁਹੜਕਾਜਲੁ॥ਰਹਾਉ॥ਛੋਡਿਸਿਆਨਪ
ਬਹੁਚਤੁਰਾਈਦੁਇਕਰਜੋੜਿਸਾਧਮਗਿਚਲੁ॥ਸਿਮਰਿਸੁਆਮੀਅੰਤਰਜਾਮੀਮਾਨੁਖ
ਦੇਹਕਾਇਹੁਊਤਮਫਲੁ॥੧॥ਬੇਦਬਖਿਆਨਕਰਤਸਾਧੂਜਨਭਾਗਹੀਨਸਮਝਤਨ
ਹੀਖਲੁ॥ਪ੍ਰੇਮਭਗਤਿਰਾਚੇਜਨਨਾਨਕਹਰਿਸਿਮਰਨਿਦਹਨਭਏਮਲ॥੨॥੭॥੨੬॥
ਟੋਡੀਮਹਲਾ੫ ॥ਮਾਈਚਰਨਗੁਰਮੀਠੇ॥ਵਡੈਭਾਗਿਦੇਵੈਪਰਮੇਸਰੁਕੋਟਿਫ
ਲਦਰਸਨਗੁਰਡੀਠੇ॥ਰਹਾਉ॥ਗੁਨਗਾਵਤਅਚੁਤਅਬਿਨਾਸੀਕਾਮਕ੍ਰੋਧਬਿਨਸੇਮ
ਦਢੀਠੇ॥ਅਸਥਿਰਭਏਸਾਚਰੰਗਿਰਾਤੇਜਨਮਮਰਨਬਾਹੁਰਿਨਹੀਪੀਠੇ॥੧॥ਬਿਨੁਹ
ਰਿਭਜਨਰੰਗਰਸਜੇਤੇਸੰਤਦਇਆਲਜਾਨੇਸਭਿਝੂਠੇ॥ਨਾਮਰਤਨੁਪਾਇਓਜਨਨਾਨ
ਕਨਾਮਬਿਹੂਨਚਲੇਸਭਿਮੁਠੇ॥੨॥੮॥੨੭॥ਟੋਡੀਮਹਲਾ੫ ॥ਸਾਧਸੰਗਿਹਰਿ
ਹਰਿਨਾਮੁਚਿਤਾਰਾ॥ਸਹਜਿਅਨੰਦੁਹੋਵੈਦਿਨੁਰਾਤੀਅੰਕੁਰੁਭਲੋਹਮਾਰਾ॥ਰਹਾਉ॥ਗੁਰੁ
ਪੂਰਾਭੇਟਿਓਬਡਭਾਗੀਜਾਕੋਅੰਤੁਨਪਾਰਾਵਾਰਾ॥ਕਰੁਗਹਿਕਾਢਿਲੀਓਜਨੁਅਪੁਨਾ
ਬਿਖੁਸਾਗਰਸੰਸਾਰਾ॥੧॥ਜਨਮਮਰਨਕਾਟੇਗੁਰਬਚਨੀਬਹੁੜਿਨਸੰਕਟਦੁਆਰਾ॥ਨਾ
ਨਕਸਰਨਿਗਹੀਸੁਆਮੀਕੀਪੁਨਹਪੁਨਹਨਮਸਕਾਰਾ॥੨॥੯॥੨੮॥ਟੋਡੀਮਹਲਾ੫
॥ਮਾਈਮੇਰੇਮਨਕੋਸੁਖੁ॥ਕੋਟਿਅਨੰਦਰਾਜਸੁਖੁਭੁਗਵੈਹਰਿਸਿਮਰਤਬਿਨਸੈ
ਸਭਦੂਖੁ॥੧॥ਰਹਾਉ॥ਕੋਟਿਜਨਮਕੇਕਿਲਬਿਖਨਾਸਹਿਸਿਮਰਤਪਾਵਨਤਨਮਨਸੁ
ਖ॥ਦੇਖਿਸਰੂਪੁਪੂਰਨਭਈਆਸਾਦਰਸਨੁਭੇਟਤਉਤਰੀਭੂਖ॥੧॥ਚਾਰਿਪਦਾਰਥ
ਅਸਟਮਹਾਸਿਧਿਕਾਮਧੇਨੁਪਾਰਜਾਤਹਰਿਹਰਿਰੂਖੁ॥ਨਾਨਕਸਰਨਿਗਹੀਸੁਖਸਾਗਰ
ਜਨਮਮਰਨਫਿਰਿਗਰਭਨਰੂਖ॥੨॥੧੦॥੨੯॥ਟੋਡੀਮਹਲਾ੫ ॥ਹਰਿਹਰਿ
ਚਰਨਰਿਦੈਉਰਿਧਾਰੇ॥ਸਿਮਰਿਸੁਆਮੀਸਤਿਗੁਰੁਅਪੁਨਾਕਾਰਜਸਫਲਹਮਾਰੇ॥੧॥
ਰਹਾਉ॥ਪੁੰਨਦਾਨਪੂਜਾਪਰਮੇਸੁਰਹਰਿਕੀਰਤਿਤਤੁਬੀਚਾਰੇ॥ਗੁਨਗਾਵਤਅਤੁਲਸੁਖੁ
ਪਾਇਆਠਾਕੁਰਅਗਮਅਪਾਰੇ॥੧॥ਜੋਜਨਪਾਰਬ੍ਰਹਮਿਅਪਨੇਕੀਨੇਤਿਨਕਾਬਾਹੁਰਿ

ਕਛੁਨਬੀਚਾਰੇ॥ਨਾਮਰਤਨੁਸੁਨਿਜਪਿਜਪਿਜੀਵਾਹਰਿਨਾਨਕਕੰਠਮਝਾਰੇ॥੨॥੧੧॥੩੦॥

ਟੋਡੀਮਹਲਾ ੯

੧ੴਸਤਿਗੁਰਪ੍ਰਸਾਦਿ॥ ॥ਕਹਉਕਹਾਅਪਨੀਅਧਮਾਈ॥ਉਰਝਿਓਕ
ਨਕਕਾਮਨੀਕੇਰਸਨਹਕੀਰਤਿਪ੍ਰਭਗਾਈ॥੧॥ਰਹਾਉ॥ਜਗਝੂਠੇਕਉਸਾਚੁਜਾਨਿਕੈਤਾ
ਸਿਉਰੁਚਉਪਜਾਈ॥ਦੀਨਬੰਧਸਿਮਰਿਓਨਹੀਕਬਹੂਹੋਤਜੁਸੰਗਿਸਹਾਈ॥੧॥ਮਗ
ਨਰਹਿਓਮਾਇਆਮੈਨਿਸਦਿਨਿਛੁਟੀਨਮਨਕੀਕਾਈ॥ਕਹਿਨਾਨਕਅਬਨਾਹਿਅਨ
ਗਤਿਬਿਨੁਹਰਿਕੀਸਰਨਾਈ॥੨॥੧॥੩੨॥

ਟੋਡੀਬਾਣੀਭਗਤਾਂਕੀ॥ ੧ੴਸਤਿਗੁਰਪ੍ਰਸਾਦਿ॥

ਕੋਈਬੋਲੈਨਿਰਵਾਕੋਈਬੋਲੈਦੂਰਿ॥ਜਲਕੀਮਾਛੁਲੀਚਰੈਖਜੂਰਿ॥੧॥ਕਾਂਇਰੇ
ਬਕਬਾਦੁਲਾਇਓ॥ਜਿਨਿਹਰਿਪਾਇਓਤਿਨਹਿਛਪਾਇਓ॥੧॥ਰਹਾਉ॥ਪੰਡਿਤੁ
ਹੋਇਕੈਬੇਦੁਬਖਾਨੈ॥ਮੂਰਖੁਨਾਮਦੇਉਰਾਮਹਿਜਾਨੈ॥੨॥੧॥ ॥ਕਉਨਕੋਕਲੰਕੁ
ਰਹਿਓਰਾਮਨਾਮੁਲੇਤਹੀ॥ਪਤਿਤਪਵਿਤ੍ਰਭਏਰਾਮੁਕਹਤਹੀ॥ਰਹਾਉ॥ਰਾਮਸੰਗਿਨਾ
ਮਦੇਵਜਨਕਉਪ੍ਰਤਗਿਆਆਈ॥ਏਕਾਦਸੀਬ੍ਰਤੁਰਹੈਕਾਹੇਕਉਤੀਰਥਜਾਈ॥੧॥ਭ
ਨਤਿਨਾਮਦੇਉਸੁਕ੍ਰਿਤਸੁਮਤਿਭਏ॥ਗੁਰਮਤਿਰਾਮੁਕਹਿਕੋਕੋਨਬੈਕੁੰਠਿਗਏ॥੨॥੩॥
॥ਤੀਨਿਛੰਦੇਖੇਲੁਆਛੈ॥੧॥ਰਹਾਉ॥ਕੁੰਭਾਰਕੇਘਰਹਾਂਡੀਆਛੈਰਾਜਾਕੇਘ
ਰਸਾਂਡੀਗੋ॥ਬਾਮਨਕੇਘਰਰਾਂਡੀਆਛੈਰਾਂਡੀਸਾਂਡੀਹਾਂਡੀਗੋ॥੧॥ਬਾਣੀਏਕੇਘਰਿ
ਗੁਆਛੈਭੈਸਰਮਾਥੈਸੀਗੁਗੋ॥ਦੇਵਲਮਧੇਲੀਗੁਆਛੈਲੀਗੁਸੀਗੁਹੀਗੁਗੋ॥੨॥
ਤੇਲੀਕੈਘਰਤੇਲੁਆਛੈਜੰਗਲਮਧੇਬੇਲਗੋ॥ਮਾਲੀਕੇਘਰਕੇਲਆਛੈਕੇਲਬੇ
ਲਤੇਲਗੋ॥੩॥ਸੰਤਾਂਮਧੇਗੋਬਿੰਦੁਆਛੈਗੋਕਲਮਧੇਸਿਆਮਗੋ॥ਨਾਮੇਮਧੇਰਾ
ਆਛੈਰਾਮਸਿਆਮਗੋਬਿੰਦਗੋ॥੪॥੩॥

ਰਾਗੁਬੈਰਾੜੀਮਹਲਾ੪ ਘਰੁ੧ ਦੁਪਦੇ॥ ੧ੴਸਤਿਗੁਰਪ੍ਰਸਾਦਿ॥ ੩੬੧
ਸੁਨਿਮਨਅਕਥਕਥਾਹਰਿਨਾਮ॥ਰਿਧਿਬੁਧਿਸਿਧਿਸੁਖਪਾਵਹਿਭਜੁਗੁਰਮਤਿਹਰਿ
ਰਾਮਰਾਮ॥੧॥ਰਹਾਉ॥ਨਾਨਾਖਿਆਨਪੁਰਾਨਜਸੁਊਤਮਖਟਦਰਸਨਗਾਵਹਿਰਾਮ॥
ਸੰਕਰਕ੍ਰੋੜਿਤੇਤੀਸਧਿਆਇਓਨਹੀਜਾਨਿਓਹਰਿਮਰਮਾਮ॥੧॥ਸੁਰਿਨਰਗਣਗੰਧ੍ਰ
ਬਜਸੁਗਾਵਹਿਸਭਗਾਵਤਜੇਤਉਪਾਮ॥ਨਾਨਕਕ੍ਰਿਪਾਕਰੀਹਰਿਜਿਨਕਉਤੇਸੰਤ
ਭਲੇਹਰਿਰਾਮ॥੨॥੧॥ਬੈਰਾੜੀਮਹਲਾ ੪ ॥ਮਨਮਿਲਿਸੰਤਜਨਾਜਸੁ
ਗਾਇਓ॥ਹਰਿਹਰਿਰਤਨੁਰਤਨੁਹਰਿਨੀਕੋਗੁਰਿਸਤਿਗੁਰਿਦਾਨੁਦਿਵਾਇਓ॥੧॥
ਰਹਾਉ॥ਤਿਸੁਜਨਕਉਮਨੁਤਨੁਸਭੁਦੇਵਉਜਿਨਿਹਰਿਹਰਿਨਾਮੁਸੁਨਾਇਓ॥ਧਨੁਮਾ
ਇਆਸੰਪੈਤਿਸੁਦੇਵਉਜਿਨਿਹਰਿਮੀਤੁਮਿਲਾਇਓ॥੧॥ਖਿਨੁਕਿੰਚਿਤਕ੍ਰਿਪਾਕ
ਰੀਜਗਦੀਸਰਿਤਬਹਰਿਹਰਿਹਰਿਜਸੁਧਿਆਇਓ॥ਜਨਨਾਨਕਕਉਹਰਿਭੇਟੇਸੁ
ਆਮੀਦੁਖੁਹਉਮੈਰੋਗੁਗਵਾਇਓ॥੨॥੨॥ਬੈਰਾੜੀਮਹਲਾ ੪ ॥ਹਰਿਜ
ਨੁਰਾਮਨਾਮਗੁਨਗਾਵੈ॥ਜੇਕੋਈਨਿੰਦਕਰੇਹਰਿਜਨਕੀਅਪੁਨਾਗੁਨੁਨਗਵਾਵੈ॥੧॥
ਰਹਾਉ॥ਜੋਕਿਛੁਕਰੇਸੁਆਪੇਸੁਆਮੀਹਰਿਆਪੇਕਾਰਕਮਾਵੈ॥ਹਰਿਆਪੇਹੀਮਤਿ
ਦੇਵੈਸੁਆਮੀਹਰਿਆਪੇਬੋਲਿਬੁਲਾਵੈ॥੧॥ਹਰਿਆਪੇਪੰਚਤਤੁਬਿਸਥਾਰਾਵਿ
ਚਿਧਾਤੂਪੰਚਆਪਿਪਾਵੈ॥ਜਨਨਾਨਕਸਤਿਗੁਰੁਮੇਲੇਆਪੇਹਰਿਆਪੇਝਗਰੁਚੁ
ਕਾਵੈ॥੨॥੩॥ਬੈਰਾੜੀਮਹਲਾ ੪ ॥ਜਪਿਮਨਰਾਮਨਾਮੁਨਿਸਤਾਰਾ॥ਕੋਟ
ਕੋਟੰਤਰਕੇਪਾਪਸਭਿਖੋਵੈਹਰਿਭਵਜਲੁਪਾਰਿਉਤਾਰਾ॥੧॥ਰਹਾਉ॥ਕਾਇਆਨਗ
ਰਿਬਸਤਹਰਿਸੁਆਮੀਹਰਿਨਿਰਭਉਨਿਰਵੈਰੁਨਿਰੰਕਾਰਾ॥ਹਰਿਨਿਕਟਿਬਸਤਕਛੂਨ
ਦਰਿਨਆਵੈਹਰਿਲਾਧਾਗੁਰਵੀਚਾਰਾ॥੧॥ਹਰਿਆਪੇਸਾਹੁਸਰਾਫੁਰਤਨੁਹੀਰਾਹਰਿ
ਆਪਿਕੀਆਪਾਸਾਰਾ॥ਨਾਨਕਜਿਸੁਕ੍ਰਿਪਾਕਰੇਸੁਹਰਿਨਾਮੁਵਿਹਾਝੇਸੋਸਾਹੁਸਚਾਵਣ
ਜਾਰਾ॥੨॥੪॥ਬੈਰਾੜੀਮਹਲਾ ੪ ॥ਜਪਿਮਨਹਰਿਨਿਰੰਜਨੁਨਿਰੰਕਾਰਾ॥
ਸਦਾਸਦਾਹਰਿਧਿਆਈਐਸੁਖਦਾਤਾਜਾਕਾਅੰਤੁਨਪਾਰਾਵਾਰਾ॥੧॥ਰਹਾਉ॥ਅ
ਗਨਿਕੁੰਟਮਹਿਉਰਧਲਿਵਲਾਗਾਹਰਿਰਾਖੈਉਦਰਮੰਝਾਰਾ॥ਸੋਐਸਾਹਰਿਸੇਵਹੁਮੇ

ਰੇਮਨਹਰਿਅੰਤਿਛਡਾਵਣਹਾਰਾ॥੧॥ਜਾਕੈਹਿਰਦੈਬਾਸਿਆਮੇਰਾਹਰਿਹਰਿਤਿਸੁਜਨ
ਕਉਕਰਹੁਨਮਸਕਾਰਾ॥ਹਰਿਕਿਰਪਾਤੇਪਾਈਐਹਰਿਜਪੁਨਾਨਕਨਾਮੁਅਧਾਰਾ॥੨॥
॥ਬੈਰਾੜੀਮਹਲਾ ੪ ॥ਜਪਿਮਨਹਰਿਹਰਿਨਾਮੁਨਿਤਧਿਆਇ॥ਜੋਇਛਹਿ
ਸੋਈਫਲੁਪਾਵਹਿਫਿਰਿਦੂਖੁਨਲਾਗੈਆਇ॥੧॥ਸੋਜਪੁਸੋਤਪੁਸਾਬ੍ਰਤਪੂਜਾਜਿਤੁ
ਹਰਿਸਿਉਪ੍ਰੀਤਿਲਗਾਇ॥ਬਿਨੁਹਰਿਪ੍ਰੀਤਿਹੋਰਪ੍ਰੀਤਿਸਭਝੂਠੀਇਕਖਿਨਮਹਿਬਿਸਰਿ
ਸਭਜਾਇ॥੧॥ਤੂਬੇਅੰਤੁਸਰਬਕਲਪੂਰਾਕਿਛੁਕੀਮਤਿਕਹੀਨਜਾਇ॥ਨਾਨਕਸਰ
ਣਿਤੁਮਾਰੀਹਰਿਜੀਉਭਾਵੈਤਿਵੈਛਡਾਇ॥੨॥੬॥

ਰਾਗੁਬੈਰਾੜੀਮਹਲਾ ੫ ਘਰੁ ੧ ੧ੴਸਤਿਗੁਰਪ੍ਰਸਾਦਿ॥

ਸੰਤਜਨਾਮਿਲਿਹਰਿਜਸੁਗਾਇਓ॥ਕੋਟਿਜਨਮਕੇਦੂਖਗਵਾਇਓ॥੧॥ਰਹਾਉ॥
ਜੋਚਾਹਤਸੋਈਮਨਪਾਇਓ॥ਕਰਿਕਿਰਪਾਹਰਿਨਾਮੁਦਿਵਾਇਓ॥੧॥ਸਰਬਸੁਖੁ
ਹਰਿਨਾਮਿਵਡਾਈ॥ਗੁਰਪ੍ਰਸਾਦਿਨਾਨਕਮਤਿਪਾਈ॥੨॥੧॥੭॥

ਰਾਗੁਤਿਲੰਗਮਹਲਾ ੧ ਘਰੁ ੧ ੧ੴਸਤਿਨਾਮੁਕਰਤਾਪੁਰਖੁਨਿਰਭਉਨਿਰਵੈਰੁ
ਅਕਾਲਮੂਰਤਿਅਜੂਨੀਸੈਭੰਗੁਰਪ੍ਰਸਾਦਿ॥

ਯਕਅਰਜਗੁਫਤਮਪੇਸਿਤੋਦਰਗੋਸਕੁਨਕਰਤਾਰ॥ਹਕਾਕਬੀਰਕਰੀਮਤੂਬੇਐਬਪਰ
ਵਦਗਾਰ॥੧॥ਦੁਨੀਆਮੁਕਾਮੇਫਾਨੀਤਹਕੀਕਦਿਲਦਾਨੀ॥ਮਮਸਰਮੂਇਅਜਰਾਈ
ਲਗਿਰਫਤਹਦਿਲਹੇਚਿਨਦਾਨੀ॥੧॥ਰਹਾਉ॥ਜਨਪਿਸਰਪਦਰਬਿਰਾਦਰਾਂਕਸ
ਨੇਸਦਸਤੰਗੀਰ॥ਆਖਿਰਬਿਅਫਤਮਕਸਨਦਾਰਦਚੂੰਸਵਦਤਕਬੀਰ॥੨॥ਸਬਰੋਜ
ਗਸਤਮਦਰਹਵਾਕਰਦੇਮਬਦੀਖਿਆਲ॥ਗਾਹੇਨਨੇਕੀਕਾਰਕਰਦਮਮਮਈਂਚਿਨੀ
ਅਹਵਾਲ॥੩॥ਬਦਬਖਤਹਮਚੁਬਖੀਲਗਾਫਿਲਬੇਨਜਰਬੇਬਾਕ॥ਨਾਨਕਬੁਗੋ
ਯਦਜਨੁਤੁਰਾਤੇਰੇਚਾਕਰਾਂਪਾਖਾਕ॥੪॥੧॥

ਤਿਲੰਗਮਹਲਾ ੧ ਘਰੁ ੨ ੧ੴਸਤਿਗੁਰਪ੍ਰਸਾਦਿ॥

ਭਉਤੇਰਾਭਾਂਗਖਲੜੀਮੇਰਾਚੀਤੁ॥ਮੈਦੇਵਾਨਾਭਇਆਅਤੀਤੁ॥ਕਰਕਾਸਾਦਰਸਨਕੀਭੂ
ਖ॥ਮੈਦਰਿਮਾਗਉਨੀਤਾਨੀਤ॥੧॥ਤਉਦਰਸਨਕੀਕਰਉਸਮਾਇ॥ਮੈਦਰਿਮਾਗਤੁਭੀਖਿ
ਆਪਾਇ॥੧॥ਰਹਾਉ॥ਕੇਸਰਿਕੁਸਮਮਿਰਗਮੈਹਰਣਾਸਰਬਸਰੀਰੀਚੜ੍ਹਣਾ॥ਚੰਦਨ
ਭਗਤਾਜੋਤਿਇਨੇਹੀਸਰਬੇਪਰਮਲੁਕਰਣਾ॥ਘਿਅਪਟਭਾਂਡਾਕਹੈਨਕੋਇ॥ਐਸਾ
ਭਗਤੁਵਰਨਮਹਿਹੋਇ॥ਤੇਰੈਨਾਮਿਨਿਵੇਰਹੇਲਿਵਲਾਇ॥ਨਾਨਕਤਿਨਦਰਿਭੀਖਿ
ਆਪਾਇ॥੩॥੧॥੨॥

ਤਿਲੰਗਮਹਲਾ ੧ ਘਰੁ ੩ ੧ੴਸਤਿਗੁਰਪ੍ਰਸਾਦਿ॥

ਇਹੁਤਨੁਮਾਇਆਪਾਹਿਆਪਿਆਰੇਲੀਤੜਾਲਬਿਰੰਗਾਏ॥ਮੇਰੈਕੰਤਨਭਾਵੈਚੋਲ
ੜਾਪਿਆਰੇਕਿਉਧਨਸੇਜੈਜਾਏ॥੧॥ਹੰਉਕੁਰਬਾਨੈਜਾਉਮਿਹਰਵਾਨਾਹਉਕੁਰਬਾਨੈਜਾ
ਉ॥ਹਉਕੁਰਬਾਨੈਜਾਉਤਿਨਾਕੈਲੈਨਿਜੋਤੇਰਾਨਾਉ॥ਲੈਨਿਜੋਤੇਰਾਨਾਉਤਿਨਾਕੈਹੰਉਸਦ
ਕੁਰਬਾਨੈਜਾਉ॥੧॥ਰਹਾਉ॥ਕਾਇਆਰੰਙਣਿਜੇਥੀਐਪਿਆਰੇਪਾਈਐਨਾਉਮਜੀਠ॥
ਰੰਙਣਵਾਲਾਜੇਰੰਙੈਸਾਹਿਬੁਐਸਾਰੰਗੁਨਡੀਠ॥੨॥ਜਿਨਕੇਚੋਲੇਰਤੜੇਪਿਆਰੇਕੰਤੁ
ਤਿਨਾਕੈਪਾਸਿ॥ਧੂੜਿਤਿਨਾਕੀਜੇਮਿਲੈਜੀਕਹੁਨਾਨਕਕੀਅਰਦਾਸਿ॥੩॥ਆਪੇਸਾਜੇ

ਆਪੇਰੰਗੇਆਪੇਨਦਰਿਕਰੇਇ॥ਨਾਨਕਕਾਮਣਿਕੰਤੈਭਾਵੈਆਪੇਹੀਰਾਵੇਇ॥੪॥੧॥
੩॥ਤਿਲੰਗਮ:੧ ॥ਇਆਨੜੀਏਮਾਨੜਾਕਾਇਕਰੇਹਿ॥ਆਪਨੜੈਘਰਿਹਰਿਰੰਗੋ
ਕੀਨਮਾਣੇਹਿ॥ਸਹੁਨੇੜੈਧਨਕੰਮਲੀਏਬਾਹਰੁਕਿਆਢੂਢੇਹਿ॥ਭੈਕੀਆਦੇਹਿਸਲਾਈਆ
ਨੈਣੀਭਾਵਕਾਕਰਿਸੀਗਾਰੋ॥ਤਾਸੋਹਾਗਣਿਜਾਣੀਐਲਾਗੀਜਾਸਹੁਧਰੇਪਿਆਰੋ॥੧॥ਇ
ਆਣੀਬਾਲੀਕਿਆਕਰੇਜਾਧਨਕੰਤਨਭਾਵੈ॥ਕਰਣਪਲਾਹਕਰੇਬਹੁਤੇਰੇਸਾਧਨਮਹ
ਲੁਨਪਾਵੈ॥ਵਿਣੁਕਰਮਾਕਿਛੁਪਾਈਐਨਾਹੀਜੇਬਹੁਤੇਰਾਧਾਵੈ॥ਲਬਲੋਭਅਹੰਕਾ
ਰਕੀਮਾਤੀਮਾਇਆਮਾਹਿਸਮਾਣੀ॥ਇਨੀਬਾਤੀਸਹੁਪਾਈਐਨਾਹੀਭਈਕਾਮਣਿ
ਇਆਣੀ॥੨॥ਜਾਇਪੁਛਹੁਸੋਹਾਗਣੀਵਾਹੈਕਿਨੀਬਾਤੀਸਹੁਪਾਈਐ॥ਜੋਕਿਛੁਕਰੇ
ਸੋਭਲਾਕਰਿਮਾਨੀਐਹਿਕਮਤਿਹੁਕਮੁਚੁਕਾਈਐ॥ਜਾਕੈਪ੍ਰੇਮਿਪਦਾਰਥੁਪਾਈਐਤਉ
ਚਰਣੀਚਿਤੁਲਾਈਐ॥ਸਹੁਕਹੈਸੋਕੀਜੈਤਨੁਮਨੋਦੀਜੈਐਸਾਪਰਮਲੁਲਾਈਐ॥
ਏਵਕਹਹਿਸੋਹਾਗਣੀਭੈਣੇਇਨੀਬਾਤੀਸਹੁਪਾਈਐ॥੩॥ਆਪੁਗਵਾਈਐਤਾ
ਸਹੁਪਾਈਐਅਉਰੁਕੈਸੀਚਤੁਰਾਈ॥ਸਹੁਨਦਰਿਕਰਿਦੇਖੈਸੋਦਿਨੁਲੇਖੈਕਾਮਣਿਨਉ
ਨਿਧਿਪਾਈ॥ਆਪਣੇਕੰਤਿਪਿਆਰੀਸਾਸੋਹਾਗਣਿਨਾਨਕਸਾਸਭਰਾਈ॥ਐਸੈ
ਰੰਗਿਰਾਤੀਸਹਜਕੀਮਾਤੀਅਹਿਨਿਸਿਭਾਇਸਮਾਣੀ॥ਸੁੰਦਰਿਸਾਇਸਰੂਪਿਬਿ
ਚਖਣਿਕਹੀਐਸਾਸਿਆਣੀ॥੪॥੨॥੪॥ ਤਿਲੰਗਮਹਲਾ੧॥ਜੈਸੀਮੈਆਵੈਖ
ਸਮਕੀਬਾਣੀਤੈਸੜਾਕਰੀਗਿਆਨੁਵੇਲਾਲੋ॥ਪਾਪਕੀਜੰਞਲੈਕਾਬਲਹੁਧਾਇਆ
ਜੋਰੀਮੰਗੈਦਾਨੁਵੇਲਾਲੋ॥ਸਰਮੁਧਰਮੁਦੁਇਛਪਿਖਲੋਏਕੂੜੁਫਿਰੈਪਰਧਾਨੁਵੇ
ਲਾਲੋ॥ਕਾਜੀਆਬਾਮਣਾਕੀਗਲਥਕੀਅਗਦੁਪੜੈਸੈਤਾਨੁਵੇਲਾਲੋ॥ਮੁਸਲਮਾਨੀ
ਆਪੜਹਿਕਤੇਬਾਕਸਟਮਹਿਕਰਹਿਖੁਦਾਇਵੇਲਾਲੋ॥ਜਾਤਿਸਨਾਤੀਹੋਰਿਹਿਦਵਾਣੀ
ਆਏਹਿਭੀਲੇਖੈਲਾਇਵੇਲਾਲੋ॥ਖੂਨਕੇਸੋਹਿਲੇਗਾਵੀਅਹਿਨਾਨਕਰਤੁਕਾਕੁੰਗੂਪਾ
ਇਵੇਲਾਲੋ॥੧॥ਸਾਹਿਬਕੇਗੁਣਨਾਨਕੁਗਾਵੈਮਾਸਪੁਰੀਵਿਚਿਆਖੁਮਸੋਲਾ॥ਜਿਨਿ
ਉਪਾਈਰੰਗਿਰਵਾਈਬੈਠਾਵੇਖੈਵਖਿਇਕੇਲਾ॥ਸਚਾਸੋਸਾਹਿਬੁਸਚੁਤਪਾਵਸੁਸਚ
ੜਾਨਿਆਉਕਰੇਗੁਮਸੋਲਾ॥ਕਾਇਆਕਪੜੁਟੁਕੁਟੁਕੁਹੋਸੀਹਿਦੁਸਤਾਨੁਸਮਾਲ

ਸੀਬੋਲਾ॥ਆਵਨਿਅਠਤਰੈਜਾਨਿਸਤਾਨਵੈਹੋਰੁਭੀਉਠਸੀਮਰਦਕਾਚੇਲਾ॥ਸਚਕੀ
ਬਾਣੀਨਾਨਕੁਆਖੈਸਚੁਸੁਣਾਇਸੀਸਚਕੀਬੇਲਾ॥੨॥੩॥੫॥

ਤਿਲੰਗਮਹਲਾ੪ ਘਰੁ੨ ੴਸਤਿਗੁਰਪ੍ਰਸਾਦਿ॥

ਸਭਿਆਏਹੁਕਮਿਖਸਮਾਹੁਹੁਕਮਿਸਭਵਰਤਨੀ॥ਸਚੁਸਾਹਿਬੁਸਾਚਾਖੇਲੁਸਭੁਹਰਿ
ਧਨੀ॥੧॥ਸਾਲਾਹਿਹੁਸਚੁਸਭਊਪਰਿਹਰਿਧਨੀ॥ਜਿਸੁਨਾਹੀਕੋਇਸਰੀਕੁਕਿਸੁਲੇ
ਖੈਹਉਗਨੀ॥ਰਹਾਉ॥ਪਉਣਪਾਣੀਧਰਤੀਆਕਾਸੁਘਰਮੰਦਰਹਰਿਬਨੀ॥ਵਿਚਿ
ਵਰਤੈਨਾਨਕਆਪਿਝੂਠੁਕਹੁਕਿਆਗਨੀ॥੨॥੧॥ਤਿਲੰਗਮਹਲਾ੪॥ਨਿਤ
ਨਿਹਫਲਕਰਮਕਮਾਇਬਫਾਵੈਦੁਰਮਤੀਆ॥ਜਬਆਣੈਵਲਵੰਚਕਰਿਝੂਠੁਤਬ
ਜਾਣੈਜਗੁਜਿਤੀਆ॥੧॥ਐਸਾਬਾਜੀਸੈਸਾਰੁਨਚੇਤੈਹਰਿਨਾਮਾ॥ਖਿਨਮਹਿਬਿਨਸੈਸ
ਭੁਝੂਠੁਮੇਰੇਮਨਧਿਆਇਰਾਮਾ॥ਰਹਾਉ॥ਸਾਵੇਲਾਚਿਤਿਨਆਵੈਜਿਤੁਆਇਕੰਟ
ਕਕਾਲੁਗ੍ਰਸੈ॥ਤਿਸੁਨਾਨਕਲਏਛਡਾਇਜਿਸੁਕਿਰਪਾਕਰਿਹਿਰਦੈਵਸੈ॥੨॥੨॥

ਤਿਲੰਗਮਹਲਾ੫ ਘਰੁ੧ ੴਸਤਿਗੁਰਪ੍ਰਸਾਦਿ॥

ਖਾਕਨੂਰਕਰਦੰਆਲਮਦੁਨੀਆਇ॥ਅਸਮਾਨਜਿਮੀਦਰਖਤਆਬਪੈਦਾਇਸਿਖੁਦਾ
ਇ॥੧॥ਬੰਦੇਚਸਮਦੀਦੰਫਨਾਇ॥ਦੁਨੀਆਮੁਰਦਾਰਖੁਰਦਨੀਗਾਫਲਹਵਾਇ॥ਰ
ਹਾਉ॥ਗੈਬਾਨਹੈਵਾਨਹਰਾਮਕੁਸਤਨੀਮੁਰਦਾਰਬਖੋਰਾਇ॥ਦਿਲਕਬਜਕਬਜਾਕਾਦ
ਰੋਦੋਜਕਸਜਾਇ॥੨॥ਵਲੀਨਿਆਮਤਿਬਿਰਾਦਰਾਦਰਬਾਰਮਿਲਕਖਾਨਾਇ॥ਜ
ਬਅਜਰਾਈਲੁਬਸਤਨੀਤਬਚਿਕਾਰੇਬਿਦਾਇ॥੩॥ਹਵਾਲਮਾਲੂਮੁਕਰਦੰਪਾਕ
ਅਲਾਹ॥ਬੁਗੋਨਾਨਕਅਰਦਾਸਿਪੇਸਿਦਰਵੇਸਬੰਦਾਹ॥੪॥੧॥ਤਿਲੰਗਮਹਲਾ੫
ਘਰੁ੨ ॥ਤੁਧੁਬਿਨੁਦੂਜਾਨਾਹੀਕੋਇ॥ਤੂਕਰਤਾਰੁਕਰਹਿਸੋਹੋਇ॥ਤੇਰਾਜੋਰੁ
ਤੇਰੀਮਨਿਟੇਕ॥ਸਦਾਸਦਾਜਪਿਨਾਨਕਏਕ॥੧॥ਸਭਊਪਰਿਪਾਰਬ੍ਰਹਮੁਦਾਤਾਰੁ॥ਤੇ
ਰੀਟੇਕਤੇਰਾਆਧਾਰੁ॥ਰਹਾਉ॥ਹੈਤੂਹੈਤੂਹੋਵਨਹਾਰ॥ਅਗਮਅਗਾਧਿਊਚਆਪਾ
ਰ॥ਜੋਤੁਧੁਸੇਵਹਿਤਿਨਭਉਦੁਖੁਨਾਹਿ॥ਗੁਰਪਰਸਾਦਿਨਾਨਕਗੁਣਗਾਹਿ॥੨॥ਜੋ

ਦੀਸੈਜੋਤੇਰੇਗੁਣਗਾਉਗੁਣਨਿਧਾਨਗੋਵਿੰਦਅਨੂਪ॥ਸਿਮਰਿਸਿਮਰਿਸਿਮਰਿਜਨਸੋਈ
ਨਾਨਕਕਰਮਿਪਰਾਪਤਿਹੋਇ॥੩॥ਜਿਨਿਜਿਨਿਜਪਿਆਤਿਨਕਉਬਲਿਜਾਉ॥ਤਿਨਕੈ
ਸੰਗਿਤਰੈਸੰਸਾਰੁ॥ਕਹੁਨਾਨਕਪ੍ਰਭਲੋਚਾਪੂਰਿ॥ਸੰਤਜਨਾਕੀਬਾਛਉਧੂਰਿ॥੪॥੨॥
ਤਿਲੰਗਮਹਲਾ੫ ਘਰੁ੩ ॥ਮਿਹਰਵਾਨੁਸਾਹਿਬੁਮਿਹਰਵਾਨੁ॥ਸਾਹਿਬੁ
ਮੇਰਾਮਿਹਰਵਾਨੁ॥ਜੀਅਸਗਲਕਉਦੇਇਦਾਨੁ॥ਰਹਾਉ॥ਤੂਕਾਹੇਡੋਲਹਿਪ੍ਰਾਣੀਆ
ਤੁਧੁਰਾਖੈਗਾਸਿਰਜਣਹਾਰੁ॥ਜਿਨਿਪੈਦਾਇਸਿਤੂਕੀਆਸੋਈਦੇਇਆਧਾਰੁ
॥੧॥ਜਿਨਿਉਪਾਈਮੇਦਨੀਸੋਈਕਰਦਾਸਾਰ॥ਘਟਿਘਟਿਮਾਲਕੁਦਿਲਾਕਾਸਚਾ
ਪਰਵਦਗਾਰੁ॥੨॥ਕੁਦਰਤਿਕੀਮਨਜਾਣੀਐਵਡਾਵੇਪਰਵਾਹੁ॥ਕਰਿਬੰਦੇਤੂਬੰਦਗੀ
ਜਿਚਰੁਘਟਮਹਿਸਾਹੁ॥੩॥ਤੂਸਮਰਥੁਅਕਥੁਅਗੋਚਰੁਜੀਉਪਿੰਡੁਤੇਰੀਰਾਸਿ॥ਰਹਮ
ਤੇਰੀਸੁਖੁਪਾਇਆਸਦਾਨਾਨਕਕੀਅਰਦਾਸਿ॥੪॥੩॥ਤਿਲੰਗਮਹਲਾ੫
ਘਰੁ੩ ॥ਕਰਤੇਕੁਦਰਤੀਮੁਸਤਾਕੁ॥ਦੀਨਦੁਨੀਆਏਕਤੂਹੀਸਭਖਲਕਹੀਤੇ
ਪਾਕੁ॥ਰਹਾਉ॥ਖਿਨਮਾਹਿਥਾਪਿਉਥਾਪਦਾਆਚਰਜਤੇਰੇਰੂਪ॥ਕਉਣੁਜਾਣੈਚਲ
ਤਤੇਰੇਅੰਧਿਆਰੇਮਹਿਦੀਪ॥੧॥ਖੁਦਿਖਸਮਖਲਕਜਹਾਨਅਲਹਮਿਹਰਵਾਨਖੁ
ਦਾਇ॥ਦਿਨਸੁਰੈਣਿਜਿਤੁਧੁਅਰਾਧੇਸੋਕਿਉਦੋਜਕਿਜਾਇ॥੨॥ਅਜਰਾਈਲੁਯਾ
ਰੁਬੰਦੇਜਿਸੁਤੇਰਾਆਧਾਰੁ॥ਗੁਨਹਉਸਕੇਸਗਲਆਫੂਤੇਰੇਜਨਦੇਖਹਿਦੀਦਾਰੁ॥
੩॥ਦੁਨੀਆਚੀਜਫਿਲਹਾਲਸਗਲੇਸਚੁਸੁਖੁਤੇਰਾਨਾਉ॥ਗੁਰਮਿਲਿਨਾਨਕਬੂਝਿਆ
ਸਦਾਏਕਸੁਗਾਉ॥੪॥੪॥ਤਿਲੰਗਮਹਲਾ੫ ॥ਮੀਰਾਂਦਾਨਾਂਦਿਲਸੋਚ॥
ਮੁਹਬਤੇਮਨਿਤਨਿਬਸੈਸਚੁਸਾਹਿਬੰਦੀਮੋਚ॥੧॥ਰਹਾਉ॥ਦੀਦਨੇਦੀਦਾਰਸਾਹਿਬਕਛੁ
ਨਹੀਇਸਕਾਮੋਲੁ॥ਪਾਕਪਰਵਦਗਾਰਤੂਖੁਦਿਖਸਮੁਵਡਾਅਤੋਲੁ॥੧॥ਦਸ੍ਤਗੀਰੀਦੇ
ਹਿਦਿਲਾਵਰਤੂਹੀਤੂਹੀਏਕ॥ਕਰਤਾਰਕੁਦਰਤਿਕਰਣਖਾਲਕਨਾਨਕਤੇਰੀਟੇਕ॥੨॥

ਤਿਲੰਗਮਹਲਾ੧ ਘਰੁ੨ ੴਸਤਿਗੁਰਪ੍ਰਸਾਦਿ॥
ਜਿਨਿਕੀਆਤਿਨਿਦੇਖਿਆਕਿਆਕਹੀਐਰੇਭਾਈ॥ਆਪੇਜਾਣੈਕਰੇਆਪਿਜਿਨਿ

ਵਾੜੀਹੈਲਾਈ॥੧॥ਰਾਇਸਾਪਿਆਰੇਕਾਰਾਇਸਾਜਿਤੁਸਦਾਸੁਖੁਹੋਈ॥ਰਹਾਉ॥ਜਿਨਿਰੰ
ਗਿਕੰਤੁਨਰਾਵਿਆਸਾਪਛੋਰੇਤਾਣੀ॥ਹਾਥਪਛੋੜੈਸਿਰੁਧੁਣੈਜਬਰੈਣਿਵਿਹਾਣੀ॥੨॥ਪਛੋ
ਤਾਵਾਨਾਮਿਲੈਜਬਚੂਕੈਗੀਸਾਰੀ॥ਤਾਫਿਰਿਪਿਆਰਾਰਾਵੀਐਜਬਆਵੈਗੀਵਾਰੀ॥੩॥
ਕੰਤੁਲੀਆਸੋਹਾਗਣੀਮੈਤੇਵਧਵੀਏਹ॥ਸੇਗੁਣਮੁਝੈਨਆਵਨੀਕੈਜੀਦੋਸੁਧਰੇਹ॥੪॥
ਜਿਨੀਸਖੀਸਹੁਰਾਵਿਆਤਿਨਪੂਛਉਗੀਜਾਏ॥ਪਾਇਲਗਉਬੇਨਤੀਕਰਉਲੇਉਗੀ
ਪੰਥੁਬਤਾਏ॥੫॥ਹੁਕਮੁਪਛਾਣੈਨਾਨਕਾਭਉਚੰਦਨੁਲਾਵੈ॥ਗੁਣਕਾਮਣਕਾਮਣਿਕਰੈਤ
ਉਪਿਆਰੇਕਉਪਾਵੈ॥੬॥ਜੋਦਿਲਿਮਿਲਿਆਸੁਮਿਲਿਰਹਿਆਮਿਲਿਆਕਹੀਐਰੇ
ਸੋਈ॥ਜੇਬਹੁਤੇਰਾਲੋਚੀਐਬਾਤੀਮੇਲੁਨਹੋਈ॥੭॥ਧਾਤੁਮਿਲੈਫੁਨਿਧਾਤੁਕਉਲਿਵਲਿ
ਵੈਕਉਧਾਵੈ॥ਗੁਰਪਰਸਾਦੀਜਾਣੀਐਤਉਅਨਭਉਪਾਵੈ॥੮॥ਪਾਨਾਵਾੜੀਹੋਇਘਰਿਖਰੁ
ਸਾਰਨਜਾਣੈ॥ਰਸੀਆਹੋਵੈਮੁਸਕਕਾਤਬਫੂਲੁਪਛਾਣੈ॥੯॥ਅਪਿਉਪੀਵੈਜੋਨਾਨਕਾਭ੍ਰਮੁ
ਭ੍ਰਮਿਸਮਾਵੈ॥ਸਹਜੇਸਹਜੇਮਿਲਿਰਹੈਅਮਰਾਪਦੁਪਾਵੈ॥੧੦॥੧॥ਤਿਲੰਗਮਹਲਾ੪॥
ਹਰਿਕੀਆਕਥਾਕਹਾਣੀਆਗੁਰਿਮੀਤਿਸੁਣਾਈਆ॥ਬਲਿਹਾਰੀਗੁਰਆਪਣੇਗੁਰਕ
ਉਬਲਿਜਾਈਆ॥੧॥ਆਇਮਿਲੁਗੁਰਸਿਖਆਇਮਿਲੁਤੂਮੇਰੇਗੁਰੂਕੇਪਿਆਰੇ॥ਰਹਾਉ॥
ਹਰਿਕੇਗੁਣਹਰਿਭਾਵਦੇਸੇਗੁਰੂਤੇਪਾਏ॥ਜਿਨਗੁਰਕਾਭਾਣਾਮੰਨਿਆਤਿਨਘੁਮਿਘੁਮਿਜਾਏ
॥੨॥ਜਿਨਸਤਿਗੁਰੁਪਿਆਰਾਦੇਖਿਆਤਿਨਕਉਹਉਵਾਰੀ॥ਜਿਨਗੁਰਕੀਕੀਤੀਚਾਕਰੀ
ਤਿਨਸਦਬਲਿਹਾਰੀ॥੩॥ਹਰਿਹਰਿਤੇਰਾਨਾਮੁਹੈਦੁਖਮੇਟਣਹਾਰਾ॥ਗੁਰਸੇਵਾਤੇਪਾਈਐ
ਗੁਰਮੁਖਿਨਿਸਤਾਰਾ॥੪॥ਜੋਹਰਿਨਾਮੁਧਿਆਇਦੇਤੇਜਨਪਰਵਾਨਾ॥ਤਿਨਵਿਟਹੁਨਾਨਕੁਵਾ
ਰਿਆਸਦਾਸਦਾਕੁਰਬਾਨਾ॥੫॥ਸਾਹਰਿਤੇਰੀਉਸਤਤਿਹੈਜੋਹਰਿਪ੍ਰਭਭਾਵੈ॥ਜੋਗੁਰਮੁਖਿਪਿ
ਆਰਾਸੇਵਦੇਤਿਨਹਰਿਫਲੁਪਾਵੈ॥੬॥ਜਿਨਾਹਰਿਸੇਤੀਪਿਰਹੜੀਤਿਨਾਜੀਅਪ੍ਰਭਨਾ
ਲੇ॥ਓਇਜਪਿਜਪਿਪਿਆਰਾਜੀਵਦੇਹਰਿਨਾਮੁਸਮਾਲੇ॥੭॥ਜਿਨਗੁਰਮੁਖਿਪਿਆਰਾ
ਸੇਵਿਆਤਿਨਕਉਘੁਮਿਜਾਇਆ॥ਓਇਆਪਿਛੁਟੇਪਰਵਾਰਸਿਉਸਭੁਜਗਤੁਛਡਾਇ
ਆ॥੮॥ਗੁਰਿਪਿਆਰੈਹਰਿਸੇਵਿਆਗੁਰੁਧੰਨੁਗੁਰੁਧੰਨੋ॥ਗੁਰਿਹਰਿਮਾਰਗੁਦਸਿਆਗੁ
ਰਪੁੰਨੁਵਡਪੁੰਨੋ॥੯॥ਜੋਗੁਰਸਿਖਗੁਰੁਸੇਵਦੇਸੇਪੁੰਨਪਰਾਣੀ॥ਜਨੁਨਾਨਕੁਤਿਨਕਉਵਾ

ਰਿਆਸਦਾਸਦਕੁਰਬਾਣੀਆ॥੧੦॥ਗੁਰਮੁਖਿਸਖੀਸਹੇਲੀਆਸੇਆਪਿਹਰਿਪ੍ਰਭਿਆਣੀਆ॥
ਹਰਿਦਰਗਹਪੈਨਾਈਆਹਰਿਆਪਿਗਲਿਮਿਲਾਣੀਆ॥੧੧॥ਜੋਗੁਰਮੁਖਿਨਾਮੁਧਿਆਇਦੇ
ਤਿਨਦਰਸਨੁਦੀਜੈ॥ਹਮਤਿਨਕੇਚਰਣਪਖਾਲਦੇਧੂੜਿਘੋਲਿਘੋਲਿਪੀਜੈ॥੧੨॥ਪਾਨ
ਸੁਪਾਰੀਖਾਤੀਆਮੁਖਿਬੀੜੀਆਲਾਈਆ॥ਹਰਿਹਰਿਕਦੇਨਚੇਤਿਓਜਮਿਪਕੜਿਚਲਾ
ਈਆ॥੧੩॥ਜਿਨਹਰਿਨਾਮਾਹਰਿਚੇਤਿਆਹਿਰਦੈਉਰਿਧਾਰੇ॥ਤਿਨਜਮੁਨੇੜਿਨਆਵਈ
ਗੁਰਸਿਖਗੁਰਪਿਆਰੇ॥੧੪॥ਹਰਿਕਾਨਾਮੁਨਿਧਾਨੁਹੈਕੋਈਗੁਰਮੁਖਿਜਾਣੈ॥ਨਾਨਕਜਿਨ
ਸਤਿਗੁਰੁਭੇਟਿਆਰੰਗਿਰਲੀਆਮਾਣੈ॥੧੫॥ਸਤਿਗੁਰੁਦਾਤਾਆਖੀਐਤੁਸਿਕਰੇਪਸਾਓ॥
ਹਉਗੁਰਵਿਟਹੁਸਦਵਾਰਿਆਜਿਨਿਦਿਤੜਾਨਾਓ॥੧੬॥ਸੋਧੰਨੁਗੁਰੂਸਾਬਾਸਿਹੈਹਰਿਦੇ
ਇਸਨੇਹਾ॥ਹਉਵੇਖਿਵੇਖਿਗੁਰੂਵਿਗਸਿਆਗੁਰਸਤਿਗੁਰਦੇਹਾ॥੧੭॥ਗੁਰਰਸਨਾਅੰਮ੍ਰਿ
ਤੁਬੋਲਦੀਹਰਿਨਾਮਿਸੁਹਾਵੀ॥ਜਿਨਸੁਣਿਸਿਖਾਗੁਰੁਮੰਨਿਆਤਿਨਾਭੁਖਸਭਜਾਵੀ॥੧੮॥
ਹਰਿਕਾਮਾਰਗੁਆਖੀਐਕਹੁਕਿਤੁਬਿਧਿਜਾਈਐ॥ਹਰਿਹਰਿਤੇਰਾਨਾਮੁਹੈਹਰਿਖਰਚੁ
ਲੈਜਾਈਐ॥੧੯॥ਜਿਨਗੁਰਮੁਖਿਹਰਿਆਰਾਧਿਆਸੇਸਾਹਵਡਦਾਣੇ॥ਹਉਸਤਿਗੁਰਕ
ਉਸਦਵਾਰਿਆਗੁਰਬਚਨਿਸਮਾਣੇ॥੨੦॥ਤੂਠਾਕੁਰੁਤੂਸਾਹਿਬੋਤੂਹੈਮੇਰਾਮੀਰਾ॥ਤੁਧੁਭਾਵੈ
ਤੇਰੀਬੰਦਗੀਤੂਗੁਣੀਗਹੀਰਾ॥੨੧॥ਆਪੇਹਰਿਇਕਰੰਗੁਹੈਆਪੇਬਹੁਰੰਗੀ॥ਜੋਤਿਸੁਭਾਵੈ
ਨਾਨਕਾਸਾਈਗਲਚੰਗੀ॥੨੨॥੨॥

ਤਿਲੰਗਮਹਲਾ੯ ਕਾਫੀ॥ ੴਸਤਿਗੁਰਪ੍ਰਸਾਦਿ॥

ਚੇਤਨਾਹੈਤਉਚੇਤਲੈਨਿਸਿਦਿਨਿਮੈਪ੍ਰਾਨੀ॥ਛਿਨੁਛਿਨੁਅਉਧਬਿਹਾਤੁਹੈਫੂਟੈਘਟਜਿਉਪਾ
ਨੀ॥੧॥ਰਹਾਉ॥ਹਰਿਗੁਨਕਾਹਿਨਗਾਵਹੀਮੂਰਖਅਗਿਆਨਾ॥ਝੂਠੈਲਾਲਚਿਲਾਗਿਕੈਨਹਿ
ਮਰਨੁਪਛਾਨਾ॥੧॥ਅਜਹੂਕਛੁਬਿਗਰਿਓਨਹੀਜੋਪ੍ਰਭਗੁਨਗਾਵੈ॥ਕਹੁਨਾਨਕਤਿਹਭਜ
ਨਤੇਨਿਰਭੈਪਦੁਪਾਵੈ॥੨॥੧॥ਤਿਲੰਗਮਹਲਾ੯ ॥ਜਾਗਿਲੇਹੁਰੇਮਨਾਜਾ
ਗਿਲੇਹੁਕਹਾਗਾਫਲਸੋਇਆ॥ਜੋਤਨੁਉਪਜਿਆਸੰਗਹੀਸੋਭੀਸੰਗਿਨਹੋਇਆ॥੧
॥ਰਹਾਉ॥ਮਾਤਪਿਤਾਸੁਤਬੰਧਜਨਹਿਤੁਜਾਸਿਉਕੀਨਾ॥ਜੀਉਛੂਟਿਓਜਬਦੇਹਤੇਡਾਰਿ
ਅਗਨਿਮੈਦੀਨਾ॥੧॥ਜੀਵਤਲਉਬਿਉਹਾਰੁਹੈਜਗਕਉਤੁਮਜਾਨਉ॥ਨਾਨਕਹਰਿਗੁ

ਗਾਇਲੇਸਭਸੁਪਨਸਮਾਨਉ॥੨॥੨॥ਤਿਲੰਗਮਹਲਾ੯ ॥ਹਰਿਜਸੁਰੇਮਨਾਗਾਇ
ਲੈਜੋਸੰਗੀਹੈਤੇਰੋ॥ਅਉਸਰੁਬੀਤਿਓਜਾਤੁਹੈਕਹਿਓਮਾਨਲੈਮੇਰੋ॥੧॥ਰਹਾਉ॥ਸੰਪਤਿਰ
ਥਧਨਰਾਜਸਿਉਅਤਿਨੇਹੁਲਗਾਇਓ॥ਕਾਲਫਾਸਜਬਗਲਿਪਰੀਸਭਭਇਓਪਰਾਇ
ਓ॥੧॥ਜਾਨਿਬੂਝਕੈਬਾਵਰੇਤੈਕਾਜੁਬਿਗਾਰਿਓ॥ਪਾਪਕਰਤਸੁਕਚਿਓਨਹੀਨਹਗਰਬੁਨਿ
ਵਾਰਿਓ॥੨॥ਜਿਹਬਿਧਿਗੁਰਉਪਦੇਸਿਆਸੋਸੁਨੁਰੇਭਾਈ॥ਨਾਨਕਕਹਤਪੁਕਾਰਿਕੈਗ
ਹੁਪ੍ਰਭਸਰਨਾਈ॥੩॥੩॥

ਤਿਲੰਗਬਾਣੀਭਗਤਾਕੀਕਬੀਰਜੀ॥ ੴਸਤਿਗੁਰਪ੍ਰਸਾਦਿ॥

ਬੇਦਕਤੇਬਇਫਤਰਾਭਾਈਦਿਲਕਾਫਿਕਰੁਨਜਾਇ॥ਟੁਕੁਦਮੁਕਰਾਰੀਜਉਕਰਹੁਹਾਜਿਰ
ਹਜੂਰਿਖੁਦਾਇ॥੧॥ਬੰਦੇਖੋਜੁਦਿਲਹਰਰੋਜਨਾਫਿਰੁਪਰੇਸਾਨੀਮਾਹਿ॥ਇਹਜੁਦੁਨੀਆਸਿਹ
ਰੁਮੇਲਾਦਸਤਗੀਰੀਨਾਹਿ॥੧॥ਰਹਾਉ॥ਦਰੋਗੁਪੜਿਪੜਿਖੁਸੀਹੋਇਬੇਖਬਰਬਾਦੁਬਕਾਹਿ
॥ਹਕੁਸਚੁਖਾਲਕੁਖਲਕਮਿਆਨੇਸਿਆਮਮੂਰਤਿਨਾਹਿ॥੨॥ਅਸਮਾਨਮਿਆਨੇਲਹੰਗਦਰੀ
ਆਗੁਸਲਕਰਦਨਬੂਦ॥ਕਰਿਫਕਰੁਦਾਇਮਲਾਇਚਸਮੇਜਹਤਹਾਮਉਜੂਦੁ॥੩॥ਅਲ
ਹਪਾਕੰਪਾਕਹੈਸਕਕਰਉਜੇਦੂਸਰਹੋਇ॥ਕਬੀਰਕਰਮੁਕਰੀਮਕਾਉਹੁਕਰੈਜਾਨੈਸੋਇ॥੪॥੧॥

ਨਾਮਦੇਵਜੀ॥ ੴਸਤਿਗੁਰਪ੍ਰਸਾਦਿ॥

ਮੈਅੰਧੁਲੇਕੀਟੇਕਤੇਰਾਨਾਮੁਖੁੰਦਕਾਰਾ॥ਮੈਗਰੀਬਮੈਮਸਕੀਨਤੇਰਾਨਾਮੁਹੈਅਧਾਰਾ॥੧॥ਰਹਾਉ
॥ਕਰੀਮਾਰਹੀਮਾਅਲਾਹਤੂਗਨੀਂ॥ਹਾਜਰਾਹਜੂਰਿਦਰਿਪੇਸਿਤੂੰਮਨੀਂ॥੧॥ਦਰੀਆਉਤੂਦਿਹੰ
ਦਤੂਬਿਸੀਆਰਤੂਧਨੀ॥ਦੇਹਿਲੇਹਿਏਕੁਤੂੰਦਿਗਰਕੋਨਹੀ॥੨॥ਤੂੰਦਾਨਾਂਤੂੰਬੀਨਾਮੈਬੀਚਾਰੁ
ਕਿਆਕਰੀ॥ਨਾਮੇਚੇਸੁਆਮੀਬਖਸੰਦਤੂੰਹਰੀ॥੩॥੧॥੨॥ ਹਲੇਯਾਰਾਂਹਲੇਯਾਰਾ
ਖੁਸਿਖਬਰੀ॥ਬਲਿਬਲਿਜਾਉਹਉਬਲਿਬਲਿਜਾਂਉ॥ਨੀਕੀਤੇਰੀਬਿਗਾਰੀਆਲੇਤੇ
ਰਾਨਾਉ॥੧॥ਰਹਾਉ॥ਕੁਜਾਆਮਦਕੁਜਾਰਫਤੀਕੁਜਾਮੇਰਵੀ॥ਦ੍ਵਾਰਿਕਾਨਗਰੀਰਾਸਿਬੁਗੋਈ
॥੧॥ਖੂਬੁਤੇਰੀਪਗਰੀਮੀਠੇਤੇਰੇਬੋਲ॥ਦ੍ਵਾਰਿਕਾਨਗਰੀਕਾਹੇਕੇਮਗੋਲ॥੨॥ਚੰਦੀਂਹਜਾਰਆ
ਲਮਏਕਲਖਾਨਾਂ॥ਹਮਚਿਨੀਪਾਤਿਸਾਹਸਾਂਵਲੇਬਰਨਾ॥੩॥ਅਸਪਤਿਗਜਪਤਿਨਰ
ਹਨਰਿੰਦ॥ਨਾਮੇਕੇਸ੍ਵਾਮੀਮੀਰਮੁਕੰਦ॥੪॥੨॥੩॥

੧ੳ ਸਤਿਨਾਮੁਕਰਤਾਪੁਰਖੁਨਿਰਭਉਨਿਰਵੈਰੁ
ਅਕਾਲਮੂਰਤਿਅਜੂਨੀਸੈਭੰਗੁਰਪ੍ਰਸਾਦਿ॥
ਰਾਗੁਸੂਹੀਮਹਲਾ੧ ਚਉਪਦੇ॥ ਘਰੁ੧ ॥ਭਾਂਡਾਧੋਇਬੈਸਿਧੂਪੁਦੇਵਹੁ
ਤਉਦੂਧੈਕਉਜਾਵਹੁ॥ਦੂਧੁਕਰਮਫੁਨਿਸੁਰਤਿਸਮਾਇਣੁਹੋਇਨਿਰਾਸਜਮਾਵਹੁ॥੧॥ਜਪਹੁ
ਤਏਕੋਨਾਮਾ॥ਅਵਰਿਨਿਰਾਫਲਕਾਮਾ॥੧॥ਰਹਾਉ॥ਇਹੁਮਨੁਈਟੀਹਾਥਿਕਰਹੁਫੁਨਿਨੇਤ
ਉਨੀਦਨਆਵੈ॥ਰਸਨਾਨਾਮੁਜਪਹੁਤਬਮਥੀਐਇਨਿਬਿਧਿਅੰਮ੍ਰਿਤੁਪਾਵਹੁ॥੨॥ਮਨੁਸੰ
ਪਟੁਜਿਤੁਸਤਸਰਿਨਾਵਣੁਭਾਵਨਪਾਤੀਤ੍ਰਿਪਤਿਕਰੇ॥ਪੂਜਾਪ੍ਰਾਣਸੇਵਕੁਜੇਸੇਵੇਇਨ੍ਹਬਿ
ਧਿਸਾਹਿਬੁਰਵਤੁਰਹੈ॥੩॥ਕਹਦੇਕਹਹਿਕਹੇਕਹਿਜਾਵਹਿਤੁਮਸਰਿਅਵਰੁਨਕੋਈ॥ਭਗ
ਤਿਹੀਣੁਨਾਨਕੁਜਨੁਜੰਪੈਹਉਸਾਲਾਹੀਸਚਾਸੋਈ॥੪॥੧॥
ਸੂਹੀਮਹਲਾ੧ ਘਰੁ੨ ੧ੳ ਸਤਿਗੁਰਪ੍ਰਸਾਦਿ॥
ਅੰਤਰਿਵਸੈਨਬਾਹਰਿਜਾਇ॥ਅੰਮ੍ਰਿਤੁਛੋਡਿਕਾਹੇਬਿਖੁਖਾਇ॥੧॥ਐਸਾਗਿਆਨੁਜਪਹੁਮ
ਨਮੇਰੇ॥ਹੋਵਹੁਚਾਕਰਸਾਚੇਕੇਰੇ॥੧॥ਰਹਾਉ॥ਗਿਆਨੁਧਿਆਨੁਸਭੁਕੋਈਰਵੈ॥ਬਾਂਧਨਿਬਾਂ
ਧਿਆਸਭੁਜਗੁਭਵੈ॥੨॥ਸੇਵਾਕਰੇਸੁਚਾਕਰੁਹੋਇ॥ਜਲਿਥਲਿਮਹੀਅਲਿਰਵਿਰਹਿਆਸੋ
ਇ॥੩॥ਹਮਨਹੀਚੰਗੇਬੁਰਾਨਹੀਕੋਇ॥ਪ੍ਰਣਵਤਿਨਾਨਕੁਤਾਰੇਸੋਇ॥੪॥੧॥੨॥
ਸੂਹੀਮਹਲਾ੧ ਘਰੁ੬ ੧ੳ ਸਤਿਗੁਰਪ੍ਰਸਾਦਿ॥
ਉਜਲੁਕੈਹਾਚਿਲਕਣਾਘੋਟਿਮਕਾਲੜੀਮਸੁ॥ਧੋਤਿਆਜੂਠਿਨਉਤਰੈਜੇਸਉਧੋਵਾਤਿਸੁ
॥੧॥ਸਜਣਸੇਈਨਾਲਿਮੈਚਲਦਿਆਨਾਲਿਚਲੰਨ੍ਹਿ॥ਜਿਥੈਲੇਖਾਮੰਗੀਐਤਿਥੈਖੜੇਦਿ
ਸੰਨਿ॥੧॥ਰਹਾਉ॥ਕੋਠੇਮੰਡਪਮਾੜੀਆਪਾਸਹੁਚਿਤਵੀਆਹਾ॥ਢਠੀਆਕੰਮਿਨਆਵਨ੍ਹੀ
ਵਿਚਹੁਸਖਣੀਆਹਾ॥੨॥ਬਗਾਬਗੇਕਪੜੇਤੀਰਥਮੰਝਿਵਸੰਨ੍ਹਿ॥ਘੁਟਿਘੁਟਿਜੀਆਖਾ
ਵਣੇਬਗੇਨਾਕਹੀਅਨ੍ਹਿ॥੩॥ਸਿੰਮਲਰੁਖੁਸਰੀਰੁਮੈਮੈਜਨਦੇਖਿਭੁਲੰਨ੍ਹਿ॥ਸੇਫਲਕੰਮਿ
ਨਆਵਨ੍ਹੀਤੇਗੁਣਮੈਤਨਿਹੰਨ੍ਹਿ॥੪॥ਅੰਧੁਲੈਭਾਰੁਉਠਾਇਆਡੂਗਰਵਾਟਬਹੁਤੁ॥ਅਖੀ
ਲੋੜੀਨਾਲਹਾਹਉਚੜਿਲੰਘਾਕਿਤੁ॥ਚਾਕਰੀਆਚੰਗਿਆਈਆਅਵਰਸਿਆਣ

ਪਕਿਤੁ॥ਨਾਨਕਨਾਮੁਸਮਾਲਿਤੂੰਬਧਾਛੁਟਹਿਜਿਤੁ॥੬॥੧॥੩॥ਸੂਹੀਮਹਲਾ੩
ਜਪਤਪਕਾਬੰਧੁਬੇੜੁਲਾਜਿਤੁਲੰਘਹਿਵਹੇਲਾ॥ਨਾਸਰਵਰੁਨਾਊਛਲੈਐਸਾਪੰਥੁਸੁਹੇਲਾ
॥੧॥ਤੇਰਾਏਕੋਨਾਮੁਮੰਜੀਠੜਾਰਤਾਮੇਰਾਚੋਲਾਸਦਰੰਗਢੋਲਾ॥੧॥ਰਹਾਉ॥ਸਾਜਨਚਲੇਪਿ
ਆਰਿਆਕਿਉਮੇਲਾਹੋਈ॥ਜੇਗੁਣਹੋਵਹਿਗੰਠੜੀਐਮੇਲੇਗਾਸੋਈ॥੨॥ਮਿਲਿਆਹੋ
ਇਨਵੀਛੁੜੈਜੇਮਿਲਿਆਹੋਈ॥ਆਵਾਗਉਣੁਨਿਵਾਰਿਆਹੈਸਾਚਾਸੋਈ॥੩॥ਹਉਮੈਮਾ
ਰਿਨਿਵਾਰਿਆਸੀਤਾਹੈਚੋਲਾ॥ਗੁਰਬਚਨੀਫਲੁਪਾਇਆਸਹਕੇਅੰਮ੍ਰਿਤਬੋਲਾ॥੪॥ਨਾਨ
ਕੁਕਹੈਸਹੇਲੀਹੋਸਹੁਖਰਾਪਿਆਰਾ॥ਹਮਸਹਕੇਰੀਆਦਾਸੀਆਸਾਚਾਖਸਮੁਹਮਾਰਾ॥੫
॥੨॥੪॥ਸੂਹੀਮਹਲਾ੧ ॥ਜਿਨਕਉਭਾਂਡੈਭਾਉਤਿਨਾਸਵਾਰਸੀ॥ਸੂਖੀਕਰੈਪਸਾ
ਉਦੂਖਵਿਸਾਰਸੀ॥ਸਹਸਾਮੂਲੇਨਾਹਿਸਰਪਰਤਾਰਸੀ॥੧॥ਤਿਨਾਮਿਲਿਆਗੁਰੁਆਇਜਿਨ
ਕਉਲੀਖਿਆ॥ਅੰਮ੍ਰਿਤੁਹਰਿਕਾਨਾਉਦੇਵੈਦੀਖਿਆ॥ਚਾਲਹਿਸਤਿਗੁਰਭਾਇਭਵਹਿਨ
ਭੀਖਿਆ॥੨॥ਜਾਕਉਮਹਲੁਹਜੂਰਿਦੂਜੇਨਿਵੈਕਿਸੁ॥ਦਰਿਦਰਵਾਣੀਨਾਹਿਮੂਲੇਪੁਛ
ਤਿਸੁ॥ਛੁਟੈਤਾਕੈਬੋਲਿਸਾਹਿਬਨਦਰਿਜਿਸੁ॥੩॥ਘਲੇਆਣੇਆਪਿਜਿਸੁਨਾਹੀਦੂਜ
ਾਮਤੈਕੋਇ॥ਢਾਹਿਉਸਾਰੇਸਾਜਿਜਾਣੈਸਭਸੋਇ॥ਨਾਉਨਾਨਕਬਖਸੀਸਨਦਰੀਕਰਮੁਹੋਇ
॥੪॥੩॥੫॥ਸੂਹੀਮਹਲਾ੧ ॥ਭਾਂਡਾਹਛਾਸੋਇਜੋਤਿਸੁਭਾਵਸੀ॥ਭਾਂਡਾਅਤਿ
ਮਲੀਣੁਧੋਤਾਹਛਾਹੋਇਸੀ॥ਗੁਰੂਦੁਆਰੈਹੋਇਸੋਝੀਪਾਇਸੀ॥ਏਤੁਦੁਆਰੈਧੋਇਹਛਾ
ਹੋਇਸੀ॥ਮੈਲੇਹਛੇਕਾਵੀਚਾਰੁਆਪਿਵਰਤਾਇਸੀ॥ਮਤੁਕੋਜਾਣੈਜਾਇਅਗੈਪਾਇਸੀ
॥ਜੇਹੇਕਰਮਕਮਾਇਤੇਹਾਹੋਇਸੀ॥ਅੰਮ੍ਰਿਤੁਹਰਿਕਾਨਾਉਆਪਿਵਰਤਾਇਸੀ॥ਚਲਿ
ਆਪਤਿਸਿਉਜਨਮੁਸਵਾਰਿਵਜਾਇਸੀ॥ਮਾਣਸੁਕਿਆਵੇਚਾਰਾਤਿਹੁਲੋਕਸੁਣਾਇ
ਸੀ॥ਨਾਨਕਆਪਿਨਿਹਾਲਿਸਭਿਕੁਲਤਾਰਸੀ॥੧॥੪॥੬॥ਸੂਹੀਮਹਲਾ੧ ਜੋਗੀ
ਹੋਵੈਜੋਗਵੈਭੋਗੀਹੋਵੈਖਾਇ॥ਤਪੀਆਹੋਵੈਤਪੁਕਰੇਤੀਰਥਿਮਲਿਮਲਿਨਾਇ॥੧॥
ਤੇਰਾਸਦੜਾਸੁਣੀਜੈਭਾਈਜੇਕੋਬਹੈਅਲਾਇ॥੧॥ਰਹਾਉ॥ਜੈਸਾਬੀਜੈਸੋਲੁਣੇਜੋਖ
ਟੇਸੋਖਾਇ॥ਅਗੈਪੁਛਨਹੋਵਈਜੇਸਣੁਨੀਸਾਣੈਜਾਇ॥੨॥ਤੈਸੋਜੈਸਾਕਾਢੀਐਜੈਸੀਕਾ
ਰਕਮਾਇ॥ਜੋਦਮੁਚਿਤਿਨਆਵਈਸੋਦਮੁਬਿਰਥਾਜਾਇ॥੩॥ਇਹੁਤਨੁਵੇਚੀਬੈਕਰੀ

ਜੇਕੋਲਏਵਿਕਾਇਨਾਨਕਕੰਮਿਨਆਵਈਜਿਤੁਤਨਿਨਾਹੀਸਚਨਾਉ॥੪॥੫॥੭॥

ੴਸਤਿਗੁਰਪ੍ਰਸਾਦਿ॥

ਸੂਹੀਮਹਲਾ੧ ਘਰੁ੭ ॥ਜੋਗੁਨਖਿੰਥਾਜੋਗੁਨ
ਡੰਡੈਜੋਗੁਨਭਸਮਚੜਾਈਐ॥ਜੋਗੁਨਮੁੰਦੀਮੂੰਡਿਮੁਡਾਇਐਜੋਗੁਨਸਿੰਙੀਵਾਈਐ॥ਅੰ
ਜਨਮਾਹਿਨਿਰੰਜਨਿਰਹੀਐਜੋਗਜੁਗਤਿਇਵਪਾਈਐ॥੧॥ਗਲੀਜੋਗੁਨਹੋਈ॥ਏ
ਕਦ੍ਰਿਸਟਿਕਰਿਸਮਸਰਿਜਾਣੈਜੋਗੀਕਹੀਐਸੋਈ॥੧॥ਰਹਾਉ॥ਜੋਗੁਨਬਾਹਰਿਮੜੀ
ਮਸਾਣੀਜੋਗੁਨਤਾੜੀਲਾਈਐ॥ਜੋਗੁਨਦੇਸਿਦਿਸੰਤਰਿਭਵਿਐਜੋਗੁਨਤੀਰਥਿਨਾਇ
ਐ॥ਅੰਜਨਮਾਹਿਨਿਰੰਜਨਿਰਹੀਐਜੋਗਜੁਗਤਿਇਵਪਾਈਐ॥੨॥ਸਤਿਗੁਰੁਭੇਟੈਤਾ
ਸਹਸਾਤੂਟੈਧਾਵਤੁਵਰਜਿਰਹਾਈਐ॥ਨਿਝਰੁਝਰੈਸਹਜਧੁਨਿਲਾਗੈਘਰਹੀਪਰਚਾ
ਈਐ॥ਅੰਜਨਮਾਹਿਨਿਰੰਜਨਿਰਹੀਐਜੋਗਜੁਗਤਿਇਵਪਾਈਐ॥੩॥ਨਾਨਕਜੀਵ
ਤਿਆਮਰਿਰਹੀਐਐਸਾਜੋਗੁਕਮਾਈਐ॥ਵਾਜੇਬਾਝਹੁਸਿੰਙੀਵਾਜੈਤਉਨਿਰਭਉਪਦੁ
ਪਾਈਐ॥ਅੰਜਨਮਾਹਿਨਿਰੰਜਨਿਰਹੀਐਜੋਗਜੁਗਤਿਤਉਪਾਈਐ॥੪॥੧॥੮॥ਸੂਹੀ
ਮਹਲਾ੧ ॥ਕਉਣਤਰਾਜੀਕਵਣੁਤੁਲਾਤੇਰਾਕਵਣੁਸਰਾਫੁਬੁਲਾਵਾ॥ਕਉਣੁ
ਗੁਰੂਕੈਪਹਿਦੀਖਿਆਲੇਵਾਕੈਪਹਿਮੁਲੁਕਰਾਵਾ॥੧॥ਮੇਰੇਲਾਲਜੀਉਤੇਰਾਅੰਤੁਨਜਾ
ਣਾ॥ਤੂੰਜਲਿਥਲਿਮਹੀਅਲਿਭਰਿਪੁਰਿਲੀਣਾਤੂੰਆਪੇਸਰਬਸਮਾਣਾ॥੧॥ਰਹਾਉ
॥ਮਨੁਤਾਰਾਜੀਚਿਤੁਤੁਲਾਤੇਰੀਸੇਵਸਰਾਫੁਕਮਾਵਾ॥ਘਟਹੀਭੀਤਰਿਸੋਸਹੁਤੋਲੀਇਨ
ਬਿਧਿਚਿਤੁਰਹਾਵਾ॥੨॥ਆਪੇਕੰਡਾਤੋਲੁਤਰਾਜੀਆਪੇਤੋਲਣਹਾਰਾ॥ਆਪੇਦੇਖੈਆ
ਪੇਬੂਝੈਆਪੇਹੈਵਣਜਾਰਾ॥੩॥ਅੰਧੁਲਾਨੀਚਜਾਤਿਪਰਦੇਸੀਖਿਨੁਆਵੈਤਿਲੁਜਾ
ਵੈ॥ਤਾਕੀਸੰਗਤਿਨਾਨਕੁਰਹਦਾਕਿਉਕਰਿਮੂੜਾਪਾਵੈ॥੪॥੨॥੯॥

ੴਸਤਿਗੁਰਪ੍ਰਸਾਦਿ॥

ਰਾਗੁਸੂਹੀਮਹਲਾ੪ ਘਰੁ੧
ਮਨਿਰਾਮਨਾਮੁਆਰਾਧਿਆਗੁਰਸਬਦਿਗੁਰੂਗੁਰਕੇ॥ਸਭਿਇਛਾਮਨਿਤਨਿਪੂਰੀਆਸ
ਭੁਚੂਕਾਡਰੁਜਮਕੇ॥੧॥ਮੇਰੇਮਨਗੁਣਗਾਵਹੁਰਾਮਨਾਮਹਰਿਕੇ॥ਗੁਰਿਤੁਠੈਮਨੁਪਰਬੋ
ਧਿਆਹਰਿਪੀਆਰਸੁਗਟਕੇ॥੧॥ਰਹਾਉ॥ਸਤਸੰਗਤਿਊਤਮਸਤਿਗੁਰਕੇਰੀਗੁਨਗਾ

ਵੈਹਰਿਪ੍ਰਭਕੇ॥ਹਰਿਕਿਰਪਾਧਾਰਿਮੇਲਹੁਸਤਸੰਗਤਿਹਮਧੋਵਹਪਗਜਨਕੇ॥੨॥ਰਾਮਨਾਮੁਸ
ਭੁਹੈਰਾਮਨਾਮਾਰਸੁਗੁਰਮਤਿਰਸੁਰਸਕੇ॥ਹਰਿਅੰਮ੍ਰਿਤੁਹਰਿਜਲੁਪਾਇਆਸਭਲਾਥੀਤਿਸਤਿ
ਸਕੇ॥੩॥ਹਮਰੀਜਾਤਿਪਾਤਿਗੁਰੁਸਤਿਗੁਰੁਹਮਵੇਚਿਓਸਿਰੁਗੁਰਕੇ॥ਜਨਨਾਨਕਨਾਮੁਪ
ਰਿਓਗੁਰਚੇਲਾਗੁਰਰਾਖਹੁਲਾਜਜਨਕੇ॥੪॥੧॥ਸੂਹੀਮਹਲਾ੪ ॥ਹਰਿਹਰਿਨਾ
ਮੁਭਜਿਓਪੁਰਖੋਤਮੁਸਭਿਬਿਨਸੇਦਾਲਦਦਲਘਾ॥ਭਉਜਨਮਮਰਣਾਮੇਟਿਓਗੁਰਸਬ
ਦੀਹਰਿਅਸਥਿਰੁਸੇਵਿਸੁਖਿਸਮਘਾ॥੧॥ਮੇਰੇਮਨਭਜੁਰਾਮਨਾਮਅਤਿਪਿਰਘਾ॥ਮੈਮਨੁਤ
ਨੁਅਰਪਿਧਰਿਓਗੁਰਆਗੈਸਿਰੁਵੇਚਿਲੀਓਮੁਲਿਮਹਘਾ॥੧॥ਰਹਾਉ॥ਨਰਪਤਿਰਾ
ਜੇਰੰਗਰਸਮਾਣਹਿਬਿਨੁਨਾਵੈਪਕੜਿਖੜੇਸਭਿਕਲਘਾ॥ਧਰਮਰਾਇਸਿਰਿਡੰਡੁਲ
ਗਾਨਾਫਿਰਿਪਛੁਤਾਨੇਹਥਫਲਘਾ॥੨॥ਹਰਿਰਾਖੁਰਾਖੁਜਨਕਿਰਮਤੁਮਰੇਸਰਣਾਗਤਿਪੁਰ
ਖਪ੍ਰਤਿਪਲਘਾ॥ਦਰਸਨੁਸੰਤਦੇਹੁਸੁਖੁਪਾਵੈਪ੍ਰਭਲੋਚਪੂਰਿਜਨੁਤੁਮਘਾ॥੩॥ਤੁਮਸ
ਮਰਥਪੁਰਖਵਡੇਪ੍ਰਭਸੁਆਮੀਮੋਕਉਕੀਜੈਦਾਨੁਹਰਿਨਿਮਘਾ॥ਜਨਨਾਨਕਨਾਮੁਮਿਲੈ
ਸੁਖੁਪਾਵੈਹਮਨਾਮਵਿਟਹੁਸਦਘੁਮਘਾ॥੪॥੨॥ਸੂਹੀਮਹਲਾ੪ ॥ਹਰਿਨਾਮਾ
ਹਰਿਰੰਙੁਹੈਹਰਿਰੰਙੁਮਜੀਠੈਰੰਙੁ॥ਗੁਰਿਤੁਠੈਹਰਿਰੰਗੁਚਾੜਿਆਫਿਰਿਬਹੁੜਿਨਹੋਵੀ
ਭੰਙੁ॥੧॥ਮੇਰੇਮਨਹਰਿਰਾਮਨਾਮਕਰਿਰੰਙੁ॥ਗੁਰਿਤੁਠੈਹਰਿਉਪਦੇਸਿਆਹਰਿਭੇਟਿਆਰਾ
ਉਨਿਸੰਙੁ॥੧॥ਰਹਾਉ॥ਮੁੰਧਇਆਣੀਮਨਮੁਖੀਫਿਰਿਆਵਣਜਾਣਾਅੰਙੁ॥ਹਰਿ
ਪ੍ਰਭੁਚਿਤਿਨਆਇਓਮਨਿਦੂਜਾਭਾਉਸਹਲੰਙੁ॥੨॥ਹਮਮੈਲੁਭਰੇਦੁਹਚਾਰੀਆਹ
ਰਿਰਾਖਹੁਅੰਗੀਅੰਙੁ॥ਗੁਰਿਅੰਮ੍ਰਿਤਸਰਿਨਵਲਾਇਆਸਭਿਲਾਥੇਕਿਲਵਿਖਪੰਙੁ॥
੩॥ਹਰਿਦੀਨਾਦੀਨਦਇਆਲਪ੍ਰਭੁਸਤਸੰਗਤਿਮੇਲਹੁਸੰਙੁ॥ਮਿਲਿਸੰਗਤਿਹਰਿਰੰ
ਗੁਪਾਇਆਜਨਨਾਨਕਮਨਿਤਨਿਰੰਙੁ॥੪॥੩॥ਸੂਹੀਮਹਲਾ੪ ॥ਹਰਿਹ
ਰਿਕਰਹਿਨਿਤਕਪਟੁਕਮਾਵਹਿਹਿਰਦਾਸੁਧੁਨਹੋਈ॥ਅਨਦਿਨੁਕਰਮਕਰਹਿਬਹੁਤੇ
ਰੇਸੁਪਨੈਸੁਖੁਨਹੋਈ॥੧॥ਗਿਆਨੀਗੁਰਬਿਨੁਭਗਤਿਨਹੋਈ॥ਕੋਰੈਰੰਗੁਕਦੇਨਚੜੈਜੇ
ਲੋਚੈਸਭੁਕੋਈ॥੧॥ਰਹਾਉ॥ਜਪੁਤਪਸੰਜਮਵਰਤਕਰੇਪੂਜਾਮਨਮੁਖਰੋਗੁਨਜਾਈ॥ਅੰ
ਤਰਿਰੋਗੁਮਹਾਅਭਿਮਾਨਾਦੂਜੈਭਾਇਖੁਆਈ॥੨॥ਬਾਹਰਿਭੇਖਬਹੁਤੁਚਤੁਰਾਈਮਨੂ

ਆਦਿ ਦਿਸਿ ਧਾਵੈ ॥ ਹਉਮੈ ਬਿਆਪਿਆ ਸਬਦੁ ਨ ਚੀਨੈ ਫਿਰਿ ਫਿਰਿ ਜੂਨੀ ਆਵੈ ॥੩॥
ਨਾਨਕ ਨਦਰਿ ਕਰੇ ਸੋ ਬੂਝੈ ਸੋ ਜਨੁ ਨਾਮੁ ਧਿਆਏ ॥ ਗੁਰ ਪਰਸਾਦੀ ਏਕੋ ਬੂਝੈ ਏਕਸੁ ਮਾਹਿ
ਸਮਾਏ ॥੪॥੪॥

ਸੂਹੀ ਮਹਲਾ ੪ ਘਰੁ ੨ ੴ ਸਤਿਗੁਰ ਪ੍ਰਸਾਦਿ ॥

ਗੁਰਮਤਿ ਨਗਰੀ ਖੋਜਿ ਖੋਜਾਈ ॥ ਹਰਿ ਹਰਿ ਨਾਮੁ ਪਦਾਰਥੁ ਪਾਈ ॥੧॥ ਮੇਰੈ ਮਨਿ ਹਰਿ ਹਰਿ
ਸਾਂਤਿ ਵਸਾਈ ॥ ਤਿਸਨਾ ਅਗਨਿ ਬੁਝੀ ਖਿਨ ਅੰਤਰਿ ਗੁਰਿ ਮਿਲਿਐ ਸਭ ਭੁਖ ਗਵਾਈ ॥
੧॥ ਰਹਾਉ ॥ ਹਰਿ ਗੁਣ ਗਾਵਾ ਜੀਵਾ ਮੇਰੀ ਮਾਈ ॥ ਸਤਿਗੁਰਿ ਦਇਆਲਿ ਗੁਣ ਨਾਮੁ ਦ੍ਰਿ-
ੜਾਈ ॥੨॥ ਹਉ ਹਰਿ ਪ੍ਰਭੁ ਪਿਆਰਾ ਢੂਢਿ ਢੂਢਾਈ ॥ ਸਤਸੰਗਤਿ ਮਿਲਿ ਹਰਿ ਰਸੁ ਪਾਈ ॥
੩॥ ਧੁਰਿ ਮਸਤਕਿ ਲੇਖ ਲਿਖੇ ਹਰਿ ਪਾਈ ॥ ਗੁਰੁ ਨਾਨਕੁ ਤੁਠਾ ਮੇਲੈ ਹਰਿ ਭਾਈ ॥੪॥੧॥
੫॥ ਸੂਹੀ ਮਹਲਾ ੪ ॥ ਹਰਿ ਕ੍ਰਿਪਾ ਕਰੇ ਮਨਿ ਹਰਿ ਰੰਗੁ ਲਾਏ ॥ ਗੁਰਮੁਖਿ ਹਰਿ
ਹਰਿ ਨਾਮਿ ਸਮਾਏ ॥੧॥ ਹਰਿ ਰੰਗਿ ਰਾਤਾ ਮਨੁ ਰੰਗ ਮਾਣੇ ॥ ਸਦਾ ਅਨੰਦਿ ਰਹੈ ਦਿਨ ਰਾਤੀ ਪੂ-
ਰੇ ਗੁਰ ਕੈ ਸਬਦਿ ਸਮਾਣੇ ॥੧॥ ਰਹਾਉ ॥ ਹਰਿ ਰੰਗ ਕਉ ਲੋਚੈ ਸਭੁ ਕੋਈ ॥ ਗੁਰਮੁਖਿ ਰੰ-
ਗੁ ਚਲੂਲਾ ਹੋਈ ॥੨॥ ਮਨਮੁਖਿ ਮੁਗਧੁ ਨਰੁ ਕੋਰਾ ਹੋਇ ॥ ਜੇ ਸਉ ਲੋਚੈ ਰੰਗੁ ਨ ਹੋਵੈ ਕੋਇ ॥
੩॥ ਨਦਰਿ ਕਰੇ ਤਾ ਸਤਿਗੁਰੁ ਪਾਵੈ ॥ ਨਾਨਕ ਹਰਿ ਰਸਿ ਹਰਿ ਰੰਗਿ ਸਮਾਵੈ ॥੪॥੨॥੬॥

ਸੂਹੀ ਮਹਲਾ ੪ ॥ ਜਿਹਵਾ ਹਰਿ ਰਸਿ ਰਹੀ ਅਘਾਇ ॥ ਗੁਰਮੁਖਿ ਪੀਵੈ ਸਹਜਿ
ਸਮਾਇ ॥੧॥ ਹਰਿ ਰਸੁ ਜਨ ਚਾਖਹੁ ਜੇ ਭਾਈ ॥ ਤਉ ਕਤ ਅਨਤ ਸਾਦਿ ਲੋਭਾਈ ॥੧॥
ਰਹਾਉ ॥ ਗੁਰਮਤਿ ਰਸੁ ਰਾਖਹੁ ਉਰ ਧਾਰਿ ॥ ਹਰਿ ਰਸਿ ਰਾਤੇ ਰੰਗਿ ਮੁਰਾਰਿ ॥੨॥ ਮਨਮੁਖਿ
ਹਰਿ ਰਸੁ ਚਾਖਿਆ ਨ ਜਾਇ ॥ ਹਉਮੈ ਕਰੈ ਬਹੁਤੀ ਮਿਲੈ ਸਜਾਇ ॥੩॥ ਨਦਰਿ ਕਰੇ ਤਾ ਹ-
ਰਿ ਰਸੁ ਪਾਵੈ ॥ ਨਾਨਕ ਹਰਿ ਰਸਿ ਹਰਿ ਗੁਣ ਗਾਵੈ ॥੪॥੩॥੭॥

ਸੂਹੀ ਮਹਲਾ ੪ ਘਰੁ ੬ ੴ ਸਤਿਗੁਰ ਪ੍ਰਸਾਦਿ ॥

ਨੀਚ ਜਾਤਿ ਹਰਿ ਜਪਤਿਆ ਉਤਮ ਪਦਵੀ ਪਾਇ ॥ ਪੂਛਹੁ ਬਿਦਰ ਦਾਸੀ ਸੁਤੈ ਕਿਸਨੁ ਉਤ-
ਰਿਆ ਘਰਿ ਜਿਸੁ ਜਾਇ ॥੧॥ ਹਰਿ ਕੀ ਅਕਥ ਕਥਾ ਸੁਨਹੁ ਜਨ ਭਾਈ ਜਿਤੁ ਸਹਸਾ ਦੂਖ ਭੂ-
ਖ ਸਭ ਲਹਿ ਜਾਇ ॥੧॥ ਰਹਾਉ ॥ ਰਵਿਦਾਸੁ ਚਮਾਰੁ ਉਸਤਤਿ ਕਰੇ ਹਰਿ ਕੀਰਤਿ

ਨਿਮਖ ਇਕ ਗਾਇ ॥ ਪਤਿਤ ਜਾਤਿ ਉਤਮੁ ਭਇਆ ਚਾਰਿ ਵਰਨ ਪਏ ਪਗਿ ਆਇ ॥੨॥ ਨਾਮਦੇਅ
ਪ੍ਰੀਤਿ ਲਗੀ ਹਰਿ ਸੇਤੀ ਲੋਕੁ ਛੀਪਾ ਕਹੈ ਬੁਲਾਇ ॥ ਖਤ੍ਰੀ ਬ੍ਰਾਹਮਣ ਪਿਠਿ ਦੇ ਛੋਡੇ ਹਰਿ ਨਾਮ-
ਦੇਉ ਲੀਆ ਮੁਖਿ ਲਾਇ ॥੩॥ ਜਿਤਨੇ ਭਗਤ ਹਰਿ ਸੇਵਕਾ ਮੁਖਿ ਅਠਸਠਿ ਤੀਰਥ ਤਿਨ ਤਿ-
ਲਕੁ ਕਢਾਇ ॥ ਜਨੁ ਨਾਨਕੁ ਤਿਨ ਕਉ ਅਨਦਿਨੁ ਪਰਸੇ ਜੇ ਕ੍ਰਿਪਾ ਕਰੇ ਹਰਿ ਰਾਇ ॥੪॥੧॥
੮॥ ਸੂਹੀ ਮਹਲਾ ੪ ॥ ਤਿਨੀ ਅੰਤਰਿ ਹਰਿ ਆਰਾਧਿਆ ਜਿਨ ਕਉ ਧੁਰਿ ਲਿਖਿ-
ਆ ਲਿਖਤੁ ਲਿਲਾਰਾ ॥ ਤਿਨ ਕੀ ਬਖੀਲੀ ਕੋਈ ਕਿਆ ਕਰੇ ਜਿਨ ਕਾ ਅੰਗੁ ਕਰੇ ਮੇਰਾ ਹ-
ਰਿ ਕਰਤਾਰਾ ॥੧॥ ਹਰਿ ਹਰਿ ਧਿਆਇ ਮਨ ਮੇਰੇ ਮਨ ਧਿਆਇ ਹਰਿ ਜਨਮ ਜਨਮ ਕੇ ਸਭਿ
ਦੂਖ ਨਿਵਾਰਣਹਾਰਾ ॥੧॥ ਰਹਾਉ ॥ ਧੁਰਿ ਭਗਤ ਜਨਾ ਕਉ ਬਖਸਿਆ ਹਰਿ ਅੰਮ੍ਰਿਤ ਭ-
ਗਤਿ ਭੰਡਾਰਾ ॥ ਮੂਰਖੁ ਹੋਵੈ ਸੁ ਉਨ ਕੀ ਰੀਸ ਕਰੇ ਤਿਸੁ ਹਲਤਿ ਪਲਤਿ ਮੁਹੁ ਕਾਰਾ ॥੨॥ ਸੇ ਭ-
ਗਤ ਸੇ ਸੇਵਕਾ ਜਿਨਾ ਹਰਿ ਨਾਮੁ ਪਿਆਰਾ ॥ ਤਿਨ ਕੀ ਸੇਵਾ ਤੇ ਹਰਿ ਪਾਈਐ ਸਿਰਿ ਨਿੰਦਕ
ਕੈ ਪਵੈ ਛਾਰਾ ॥੩॥ ਜਿਸੁ ਘਰਿ ਵਿਰਤੀ ਸੋਈ ਜਾਣੈ ਜਗਤ ਗੁਰ ਨਾਨਕ ਪੂਛਿ ਕਰਹੁ ਬੀਚਾਰ
ਾ ॥ ਚਹੁ ਪੀੜੀ ਆਦਿ ਜੁਗਾਦਿ ਬਖੀਲੀ ਕਿਨੈ ਨ ਪਾਇਓ ਹਰਿ ਸੇਵਕ ਭਾਇ ਨਿਸਤਾਰਾ ॥
੪॥੨॥੯॥ ਸੂਹੀ ਮਹਲਾ ੪ ॥ ਜਿਥੈ ਹਰਿ ਆਰਾਧੀਐ ਤਿਥੈ ਹਰਿ ਮਿਤੁ ਸਹਾ-
ਈ ॥ ਗੁਰ ਕਿਰਪਾ ਤੇ ਹਰਿ ਮਨਿ ਵਸੈ ਹੋਰਤੁ ਬਿਧਿ ਲਇਆ ਨ ਜਾਈ ॥੧॥ ਹਰਿ ਧਨੁ ਸੰਚੀਐ ਭਾ-
ਈ ॥ ਜਿ ਹਲਤਿ ਪਲਤਿ ਹਰਿ ਹੋਇ ਸਖਾਈ ॥੧॥ ਰਹਾਉ ॥ ਸਤਸੰਗਤੀ ਸੰਗਿ ਹਰਿ ਧਨੁ ਖਟੀਐ ਹੋਰ ਥੈ
ਹੋਰਤੁ ਉਪਾਇ ਹਰਿ ਧਨੁ ਕਿਤੈ ਨ ਪਾਈ ॥ ਹਰਿ ਰਤਨੈ ਕਾ ਵਾਪਾਰੀਆ ਹਰਿ ਰਤਨ ਧਨੁ ਵਿਹਾ-
ਝੇ ਕਚੈ ਕੇ ਵਾਪਾਰੀਏ ਵਾਕਿ ਹਰਿ ਧਨੁ ਲਇਆ ਨ ਜਾਈ ॥੨॥ ਹਰਿ ਧਨੁ ਰਤਨੁ ਜਵੇਹਰੁ ਮਾਣ-
ਕੁ ਹਰਿ ਧਨੈ ਨਾਲਿ ਅੰਮ੍ਰਿਤ ਵੇਲੈ ਵਤੈ ਹਰਿ ਭਗਤੀ ਹਰਿ ਲਿਵ ਲਾਈ ॥ ਹਰਿ ਧਨੁ ਅੰਮ੍ਰਿਤ ਵੇ-
ਲੈ ਵਤੈ ਕਾ ਬੀਜਿਆ ਭਗਤ ਖਾਇ ਖਰਚਿ ਰਹੇ ਨਿਖੁਟੈ ਨਾਹੀ ॥ ਹਲਤਿ ਪਲਤਿ ਹਰਿ ਧਨੈ
ਕੀ ਭਗਤਾ ਕਉ ਮਿਲੀ ਵਡਿਆਈ ॥੩॥ ਹਰਿ ਧਨੁ ਨਿਰਭਉ ਸਦਾ ਸਦਾ ਅਸਥਿਰੁ ਹੈ ਸਾਚਾ
ਇਹੁ ਹਰਿ ਧਨੁ ਅਗਨੀ ਤਸਕਰੈ ਪਾਣੀਐ ਜਮਦੂਤੈ ਕਿਸੈ ਕਾ ਗਵਾਇਆ ਨ ਜਾਈ ॥ ਹਰਿ ਧਨ
ਕਉ ਉਚਕਾ ਨੇੜਿ ਨ ਆਵਈ ਜਮੁ ਜਾਗਾਤੀ ਡੰਡੁ ਨ ਲਗਾਈ ॥੪॥ ਸਾਕਤੀ ਪਾਪ ਕਰਿ ਕੈ
ਬਿਖਿਆ ਧਨੁ ਸੰਚਿਆ ਤਿਨਾ ਇਕ ਵਿਖ ਨਾਲਿ ਨ ਜਾਈ ॥ ਹਲਤੈ ਵਿਚਿ ਸਾਕਤ ਦੁਹੇਲੇ

ਭਏਹਥੁਮੁਹੁਫੁਕਿਗਇਆਅਗੈਪਛਤਿਸਾਕਤੁਹਰਿਦਰਗਹਢੋਈਨਪਾਈ॥੫॥ਜਿਸੁ
ਹਰਿਧਨੁਕਾਸਾਹੁਹਰਿਆਪਿਹੈਸੰਤਹੁਜਿਸਨੋਦੇਇਸੁਹਰਿਧਨੁਲਾਦਿਚਲਾਈ॥ਇਸੁਹ
ਰਿਧਨੈਕਾਤੋਟਾਕਦੇਨਆਵਈਜਨਨਾਨਕਕਉਗੁਰਿਸੋਝੀਪਾਈ॥੬॥੩॥੧੦॥ਸੂਹੀਮਹ
ਲਾ ੪ ॥ਜਿਸਨੋਹਰਿਸੁਪ੍ਰਸੰਨੁਹੋਇਸੋਹਰਿਗੁਣਾਰਵੈਸੋਭਗਤੁਸੋਪਰਵਾਨੁ॥ਤਿਸ
ਕੀਮਹਿਮਾਕਿਆਵਰਨੀਐਜਿਸਕੈਹਿਰਦੈਵਸਿਆਹਰਿਪੁਰਖੁਭਗਵਾਨੁ॥੧॥ਗੋਵਿੰਦ
ਗੁਣਗਾਈਐਜੀਉਲਾਇਸਤਿਗੁਰੂਨਾਲਿਧਿਆਨੁ॥੧॥ਰਹਾਉ॥ਸੋਸਤਿਗੁਰੂਸੇ
ਵਾਸਤਿਗੁਰਕੀਸਫਲੁਹੈਜਿਸਤੇਪਾਈਐਪਰਮਨਿਧਾਨੁ॥ਜੋਦੂਜੈਭਾਇਸਾਕਤਕਾਮ
ਨਾਅਰਥਿਦੁਰਗੰਧਸਰੇਵਦੇਸੋਨਿਹਫਲਸਭੁਅਗਿਆਨੁ॥੨॥ਜਿਸਨੋਪਰਤੀਤਿਹੋਵੈ
ਤਿਸਕਾਗਾਵਿਆਥਾਇਪਵੈਸੋਪਾਵੈਦਰਗਹਮਾਨੁ॥ਜੋਬਿਨੁਪਰਤੀਤੀਕਪਟੀਕੂੜੀਕੂ
ੜੀਅਖੀਮੀਟਦੇਉਨਕਾਉਤਰਿਜਾਇਗਾਝੂਠੁਗੁਮਾਨੁ॥੩॥ਜੇਤਾਜੀਉਪਿੰਡੁਸਭੁਤੇਰਾਤੂ
ਅੰਤਰਜਾਮੀਪੁਰਖੁਭਗਵਾਨੁ॥ਦਾਸਨਿਦਾਸੁਕਹੈਜਨੁਨਾਨਕੁਜੇਹਾਤੂੰਕਰਾਇਹਿਤੇਹਾਹ
ਉਕਰੀਵਖਿਆਨੁ॥੪॥੪॥੧੧॥

ਸੂਹੀਮਹਲਾ ੪ ਘਰੁ ੭ ੧ਓਸਤਿਗੁਰਪ੍ਰਸਾਦਿ॥

ਤੇਰੇਕਵਨਕਵਨਗੁਣਕਹਿਕਹਿਗਾਵਾਤੂਸਾਹਿਬਗੁਣੀਨਿਧਾਨਾ॥ਤੁਮਰੀਮਹਿਮਾਬਰ
ਨਿਨਸਾਕਉਤੂੰਠਾਕੁਰਊਚਭਗਵਾਨਾ॥੧॥ਮੈਹਰਿਹਰਿਨਾਮੁਧਰਸੋਈ॥ਜਿਉਭਾਵੈਤਿ
ਉਰਾਖੁਮੇਰੇਸਾਹਿਬਮੈਤੁਝਬਿਨੁਅਵਰੁਨਕੋਈ॥੧॥ਰਹਾਉ॥ਮੈਤਾਣੁਦੀਬਾਣੁਤੂਹੈਮੇ
ਰੇਸੁਆਮੀਮੈਤੁਧੁਆਗੈਅਰਦਾਸਿ॥ਮੈਹੋਰੁਥਾਉਨਾਹੀਜਿਸੁਪਹਿਕਰਉਬੇਨੰਤੀਮੇਰਾਦੁਖੁ
ਸੁਖੁਤੁਝਹੀਪਾਸਿ॥੨॥ਵਿਚੇਧਰਤੀਵਿਚੇਪਾਣੀਵਿਚਿਕਾਸਟਅਗਨਿਧਰੀਜੈ॥ਬਕ
ਰੀਸਿੰਘੁਇਕਤੈਥਾਇਰਾਖੇਮਨਹਰਿਜਪਿਭ੍ਰਮੁਭਉਦੂਰਿਕੀਜੈ॥੩॥ਹਰਿਕੀਵਡਿਆ
ਈਦੇਖਹੁਸੰਤਹੁਹਰਿਨਿਮਾਣਿਆਮਾਣੁਦੇਵਾਏ॥ਜਿਉਧਰਤੀਚਰਣਤਲੇਤੇਊਪਰਿਆ
ਵੈਤਿਉਨਾਨਕਸਾਧਜਨਾਜਗਤੁਆਣਿਸਭੁਪੈਰੀਪਾਏ॥੪॥੧॥੧੨॥ਸੂਹੀਮਹਲਾ੪
॥ਤੂੰਕਰਤਾਸਭੁਕਿਛੁਆਪੇਜਾਣਹਿਕਿਆਤੁਧੁਪਹਿਆਖਿਸੁਣਾਈਐ॥ਬੁ
ਰਾਭਲਾਤੁਧੁਸਭੁਕਿਛੁਸੁਝੈਜੇਹਾਕੋਕਰੇਤੇਹਾਕੋਪਾਈਐ॥੧॥ਮੇਰੇਸਾਹਿਬਤੂੰਅੰਤਰਕੀ

ਬਿਧਿਜਾਣਹਿ॥ਬੁਰਾਭਲਾਤੁਧੁਸਭੁਕਿਛੁਸੁਝੈਤੁਧੁਭਾਵੈਤਿਵੈਬੁਲਾਵਹਿ॥੧॥ਰਹਾਉ॥
ਸਭੁਮੋਹੁਮਾਇਆਸਰੀਰੁਹਰਿਕੀਆਵਿਚਿਦੇਹੀਮਾਨੁਖਭਗਤਿਕਰਾਈ॥ਇਕਨਾਸ
ਤਿਗੁਰੁਮੇਲਿਸੁਖੁਦੇਵਹਿਇਕਿਮਨਮੁਖਿਧੰਧੁਪਿਟਾਈ॥੨॥ਸਭੁਕੋਤੇਰਾਤੂੰਸਭਨਾਕਾ
ਮੇਰੇਕਰਤੇਤੁਧੁਸਭਨਾਸਿਰਿਲਿਖਿਆਲੇਖੁ॥ਜੇਹੀਤੂੰਨਦਰਿਕਰਹਿਤੇਹਾਕੋਹੋਵੈਬਿ
ਨੁਨਦਰੀਨਾਹੀਕੋਭੇਖੁ॥੩॥ਤੇਰੀਵਡਿਆਈਤੂੰਹੈਜਾਣਹਿਸਭਤੁਧਨੋਨਿਤਧਿਆਏ
॥ਜਿਸਨੋਤੁਧੁਭਾਵੈਤਿਸਨੋਤੂੰਮੇਲਹਿਜਨਨਾਨਕਸੋਥਾਇਪਾਏ॥੪॥੨॥੧੩॥ਸੂਹੀ
ਮਹਲਾ ੪ ॥ਜਿਨਕੈਅੰਤਰਿਵਸਿਆਮੇਰਾਹਰਿਹਰਿਤਿਨਕੇਸਭਿਰੋਗ
ਗਵਾਏ॥ਤੇਮੁਕਤਭਏਜਿਨਹਰਿਨਾਮੁਧਿਆਇਆਤਿਨਪਵਿਤੁਪਰਮਪਦੁਪਾਏ॥
੧॥ਮੇਰੇਰਾਮਹਰਿਜਨਆਰੋਗਭਏ॥ਗੁਰਬਚਨੀਜਿਨਾਜਪਿਆਮੇਰਾਹਰਿਹਰਿਤਿਨ
ਕੇਹਉਮੈਰੋਗਗਏ॥੧॥ਰਹਾਉ॥ਬ੍ਰਹਮਾਬਿਸਨੁਮਹਾਦੇਉਤ੍ਰੈਗੁਣਰੋਗੀਵਿਚਿਹਉਮੈ
ਕਾਰਕਮਾਈ॥ਜਿਨਿਕੀਤੇਤਿਸਹਿਨਚੇਤਹਿਬਪੁੜੇਹਰਿਗੁਰਮੁਖਿਸੋਝੀਪਾਈ॥੨॥
ਹਉਮੈਰੋਗਿਸਭੁਜਗਤੁਬਿਆਪਿਆਤਿਨਕਉਜਨਮਮਰਣਦੁਖੁਭਾਰੀ॥ਗੁਰਪਰਸਾ
ਦੀਕੋਵਿਰਲਾਛੂਟੈਤਿਸੁਜਨਕਉਹਉਬਲਿਹਾਰੀ॥੩॥ਜਿਨਿਸਿਸਟਿਸਾਜੀਸੋਈਹ
ਰਿਜਾਣੈਤਾਕਾਰੂਪੁਅਪਾਰੋ॥ਨਾਨਕਆਪੇਵੇਖਿਹਰਿਬਿਗਸੈਗੁਰਮੁਖਿਬ੍ਰਹਮਬੀਚਾਰੋ॥
੪॥੩॥੧੪॥ਸੂਹੀਮਹਲਾ ੪ ॥ਕੀਤਾਕਰਣਾਸਰਬਰਜਾਈਕਿਛੁਕੀਚੈਜੇਕ
ਰਿਸਕੀਐ॥ਆਪਣਾਕੀਤਾਕਿਛੂਨਹੋਵੈਜਿਉਹਰਿਭਾਵੈਤਿਉਰਖੀਐ॥੧॥ਮੇਰੇਹ
ਰਿਜੀਉਸਭੁਕੋਤੇਰੈਵਸਿ॥ਅਸਾਜੋਰੁਨਾਹੀਜੇਕਿਛੁਕਰਿਹਮਸਾਕਹਜਿਉਭਾਵੈਤਿਵੈ
ਬਖਸਿ॥੧॥ਰਹਾਉ॥ਸਭੁਜੀਉਪਿੰਡੁਦੀਆਤੁਧੁਆਪੇਤੁਧੁਆਪੇਕਾਰੈਲਾਇਆ॥
ਜੇਹਾਤੂੰਹੁਕਮੁਕਰਹਿਤੇਹੇਕੋਕਰਮਕਮਾਵੈਜੇਹਾਤੁਧੁਧੁਰਿਲਿਖਿਪਾਇਆ॥੨॥ਪੰਚਤ
ਤੁਕਰਿਤੁਧੁਸ੍ਰਿਸਟਿਸਭਸਾਜੀਕੋਈਛੇਵਾਕਰਿਉਜੇਕਿਛੁਕੀਤਾਹੋਵੈ॥ਇਕਨਾਸਤਿ
ਗੁਰੁਮੇਲਿਤੂੰਬੁਝਾਵਹਿਇਕਿਮਨਮੁਖਿਕਰਹਿਸਿਰੋਵੈ॥੩॥ਹਰਿਕੀਵਡਿਆਈਹਉ
ਆਖਿਨਸਕਾਹਉਮੂਰਖੁਮੁਗਧੁਨੀਚਾਣੁ॥ਜਨਨਾਨਕਕਉਹਰਿਬਖਸਿਲੈਮੇਰੇਸੁ
ਆਮੀਸਰਣਾਗਤਿਪਇਆਅਜਾਣੁ॥੪॥੪॥੧੫॥੨੪॥

ਰਾਗੁ ਸੂਹੀ ਮਹਲਾ ੫ ਘਰੁ ੧ ੴ ਸਤਿਗੁਰ ਪ੍ਰਸਾਦਿ॥
ਬਾਜੀਗਰਿਜੈਸੇਬਾਜੀਪਾਈ॥ਨਾਨਾਰੂਪਭੇਖਦਿਖਲਾਈ॥ਸਾਂਗੁਉਤਾਰਿਥੰਮਿਓਪਾਸ
ਾਰਾ॥ਤਬਏਕੋਏਕੰਕਾਰਾ॥੧॥ਕਵਨਰੂਪਦ੍ਰਿਸਟਿਓਬਿਨਸਾਇਓ॥ਕਤਹਿਗਇਓਉ
ਹੁਕਤਤੇਆਇਓ॥੧॥ਰਹਾਉ॥ਜਲਤੇਊਠਹਿਅਨਿਕਤਰੰਗਾ॥ਕਨਿਕਭੂਖਨਕੀਨੇਬ
ਹੁਰੰਗਾ॥ਬੀਜੁਬੀਜਿਦੇਖਿਓਬਹੁਪਰਕਾਰਾ॥ਫਲਪਾਕੇਤੇਏਕੰਕਾਰਾ॥੨॥ਸਹਸਘਟਾ
ਮਹਿਏਕੁਆਕਾਸੁ॥ਘਟਫੂਟੇਤੇਓਹੀਪ੍ਰਗਾਸੁ॥ਭਰਮਲੋਭਮੋਹਮਾਇਆਵਿਕਾਰ॥ਭ੍ਰ
ਮਛੂਟੇਤੇਏਕੰਕਾਰ॥੩॥ਓਹੁਅਬਿਨਾਸੀਬਿਨਸਤਨਾਹੀ॥ਨਾਕੋਆਵੈਨਾਕੋਜਾਹੀ॥ਗੁ
ਰਿਪੂਰੈਹਉਮੈਮਲੁਧੋਈ॥ਕਹੁਨਾਨਕਮੇਰੀਪਰਮਗਤਿਹੋਈ॥੪॥੧॥ਸੂਹੀਮਹਲਾ੫
॥ਕੀਤਾਲੋੜਹਿਸੋਪ੍ਰਭਹੋਇ॥ਤੁਝਬਿਨੁਦੂਜਾਨਾਹੀਕੋਇ॥ਜੋਜਨੁਸੇਵੈਤਿਸੁ
ਪੂਰਨਕਾਜ॥ਦਾਸਅਪੁਨੇਕੀਰਾਖਹੁਲਾਜ॥੧॥ਤੇਰੀਸਰਣਿਪੂਰਨਦਇਆਲਾ॥
ਤੁਝਬਿਨੁਕਵਨੁਕਰੇਪ੍ਰਤਿਪਾਲਾ॥੧॥ਰਹਾਉ॥ਜਲਿਥਲਿਮਹੀਅਲਿਰਹਿਆਭ
ਰਪੂਰਿ॥ਨਿਕਟਿਵਸੈਨਾਹੀਪ੍ਰਭੁਦੂਰਿ॥ਲੋਕਪਤੀਆਰੈਕਛੂਨਪਾਈਐ॥ਸਾਚਿਲਗੈ
ਤਾਹਉਮੈਜਾਈਐ॥੨॥ਜਿਸਨੋਲਾਇਲਏਸੋਲਾਗੈ॥ਗਿਆਨਰਤਨੁਅੰਤਰਿਤਿਸੁ
ਜਾਗੈ॥ਦੁਰਮਤਿਜਾਇਪਰਮਪਦੁਪਾਇ॥ਗੁਰਪ੍ਰਸਾਦੀਨਾਮੁਧਿਆਇ॥੩॥ਦੁਇਕਰ
ਜੋੜਿਕਰਉਅਰਦਾਸਿ॥ਤੁਧੁਭਾਵੈਤਾਆਣਹਿਰਾਸਿ॥ਕਰਿਕਿਰਪਾਅਪਨੀਭਗਤੀ
ਲਾਇ॥ਜਨਨਾਨਕਪ੍ਰਭੁਸਦਾਧਿਆਇ॥੪॥੨॥ਸੂਹੀਮਹਲਾ੫
ਧਨੁਸੋਹਾਗਨਿਜੋਪ੍ਰਭੂਪਛਾਨੈ॥ਮਾਨੈਹੁਕਮੁਤਜੈਅਭਿਮਾਨੈ॥ਪ੍ਰਿਅਸਿਉਰਾਤੀਰਲੀ
ਆਮਾਨੈ॥੧॥ਸੁਨਿਸਖੀਏਪ੍ਰਭਮਿਲਣਨੀਸਾਨੀ॥ਮਨੁਤਨੁਅਰਪਿਤਜਿਲਾਜਲੋਕਾ
ਨੀ॥੧॥ਰਹਾਉ॥ਸਖੀਸਹੇਲੀਕਉਸਮਝਾਵੈ॥ਸੋਈਕਮਾਵੈਜੋਪ੍ਰਭਭਾਵੈ॥ਸਾਸੋਹਾਗ
ਣਿਅੰਕਿਸਮਾਵੈ॥੨॥ਗਰਬਿਗਹੇਲੀਮਹਲੁਨਪਾਵੈ॥ਫਿਰਿਪਛੁਤਾਵੈਜਬਰੈ
ਣਿਬਿਹਾਵੈ॥ਕਰਮਹੀਣਿਮਨਮੁਖਿਦੁਖੁਪਾਵੈ॥੩॥ਬਿਨਉਕਰੀਜੇਜਾਣਾਦੂਰਿ॥
ਪ੍ਰਭੁਅਬਿਨਾਸੀਰਹਿਆਭਰਪੂਰਿ॥ਜਨੁਨਾਨਕੁਗਾਵੈਦੇਖਿਹਦੂਰਿ॥੪॥੩॥
ਸੂਹੀਮਹਲਾ੫ ॥ਗ੍ਰਿਹੁਵਸਿਗੁਰਿਕੀਨਾਹਉਘਰਕੀਨਾਰਿ॥ਦਸਦਾਸੀਕਰਿਦੀਨੀ

ਭਤਾਰਿ॥ਸਗਲਸਮਗ੍ਰੀਮੈਘਰਕੀਜੋੜੀ॥ਆਸਪਿਆਸੀਪਿਰਕਉਲੋੜੀ॥੧॥ਕਵਨਕਹਾਗੁਨ
ਕੰਤਪਿਆਰੇ॥ਸੁਘੜਸਰੂਪਦਇਆਲਮੁਰਾਰੇ॥੧॥ਰਹਾਉ॥ਸਤੁਸੀਗਾਰੁਭਉਅੰਜਨੁ
ਪਾਇਆ॥ਅੰਮ੍ਰਿਤਨਾਮੁਤੰਬੋਲੁਮੁਖਿਖਾਇਆ॥ਕੰਗਨਬਸਤ੍ਰਗਹਨੇਬਨੇਸੁਹਾਵੇ॥ਧਨਸ
ਭਸੁਖਪਾਵੈਜਾਂਪਿਰੁਘਰਿਆਵੈ॥੨॥ਗੁਣਕਾਮਣਕਰਿਕੰਤੁਰੀਝਾਇਆ॥ਵਸਿਕਰਿਲੀ
ਨਾਗੁਰਿਭਰਮੁਚੁਕਾਇਆ॥ਸਭਤੇਊਚਾਮੰਦਰੁਮੇਰਾ॥ਸਭਕਾਮਣਿਤਿਆਗੀਪ੍ਰਿਉਪ੍ਰੀਤਮੁ
ਮੇਰਾ॥੩॥ਪ੍ਰਗਟਿਆਸੂਰੁਜੋਤਿਉਜੀਆਰਾ॥ਸੇਜਵਿਛਾਈਸਰਧਅਪਾਰਾ॥ਨਵਰੰਗਲਾਲੁ
ਸੇਜਰਾਵਣਆਇਆ॥ਜਨਨਾਨਕਪਿਰਧਨਮਿਲਿਸੁਖੁਪਾਇਆ॥੪॥੪॥ਸੂਹੀਮਹਲ
॥ਉਮਕਿਓਹੀਉਮਿਲਨਪ੍ਰਭਤਾਈ॥ਖੋਜਤਚਰਿਓਦੇਖਉਪ੍ਰਿਅਜਾਈ॥ਸੁਨਤਸ
ਦੇਸਰੋਪ੍ਰਿਅਗ੍ਰਿਹਿਸੇਜਵਿਛਾਈ॥ਭ੍ਰਮਿਭ੍ਰਮਿਆਇਓਤਉਨਦਰਿਨਪਾਈ॥੧॥ਕਿਨਬਿਧਿ
ਹੀਅਰੋਧੀਰੈਨਿਮਾਨੋ॥ਮਿਲੁਸਾਜਨਹਉਤੁਝੁਕੁਰਬਾਨੋ॥੧॥ਰਹਾਉ॥ਏਕਾਸੇਜਵਿਛੀਧ
ਨਕੰਤਾ॥ਧਨਸੂਤੀਪਿਰੁਸਦਜਾਗੰਤਾ॥ਪੀਓਮਦਰੋਧਨਮਤਵੰਤਾ॥ਧਨਜਾਗੈਜੇਪਿਰੁਬੋਲੰ
ਤਾ॥੨॥ਭਈਨਿਰਾਸੀਬਹੁਤੁਦਿਨਲਾਗੇ॥ਦੇਸਦਿਸੰਤਰਮੈਸਗਲੇਝਾਗੇ॥ਖਿਨੁਰਹਨੁ
ਨਪਾਵਉਬਿਨੁਪਗਪਾਗੇ॥ਹੋਇਕ੍ਰਿਪਾਲੁਪ੍ਰਭਮਿਲਹਸਭਾਗੇ॥੩॥ਭਇਓਕ੍ਰਿਪਾਲੁਸਤ
ਸੰਗਿਮਿਲਾਇਆ॥ਬੂਝੀਤਪਤਿਘਰਹਿਪਿਰੁਪਾਇਆ॥ਸਗਲਸੀਗਾਰਹੁਣਿਮੁਝਹਿ
ਸੁਹਾਇਆ॥ਕਹੁਨਾਨਕਗੁਰਿਭਰਮੁਚੁਕਾਇਆ॥੪॥ਜਹਦੇਖਾਤਹਪਿਰੁਹੈਭਾਈ॥ਖੋਲ੍ਹਿ
ਓਕਪਾਟੁਤਾਮਨੁਠਹਰਾਈ॥੧॥ਰਹਾਉਦੂਜਾ॥੫॥ਸੂਹੀਮਹਲਾ੫ ॥ਕਿਆਗੁਣ
ਤੇਰੇਸਾਰਿਸਮ੍ਹਾਲੀਮੋਹਿਨਿਰਗੁਨਕੇਦਾਤਾਰੇ॥ਬੈਖਰੀਦੁਕਿਆਕਰੇਚਤੁਰਾਈਇਹੁਜੀਉ
ਪਿੰਡੁਸਭੁਥਾਰੇ॥੧॥ਲਾਲਰੰਗੀਲੇਪ੍ਰੀਤਮਮਨਮੋਹਨਤੇਰੇਦਰਸਨਕਉਹਮਬਾਰੇ॥੧॥ਰ
ਹਾਉ॥ਪ੍ਰਭੁਦਾਤਾਮੋਹਿਦੀਨੁਭੇਖਾਰੀਤੁਮ੍ਹਸਦਾਸਦਾਉਪਕਾਰੇ॥ਸੋਕਿਛੁਨਾਹੀਜਿਮੈਤੇਹੋਵੈ
ਮੇਰੇਠਾਕੁਰਅਗਮਅਪਾਰੇ॥੨॥ਕਿਆਸੇਵਕਮਾਵਉਕਿਆਕਹਿਰੀਝਾਵਉਬਿਧਿਕਿ
ਤੁਪਾਵਉਦਰਸਾਰੇ॥ਮਿਤਿਨਹੀਪਾਈਐਅੰਤੁਨਲਹੀਐਮਨੁਤਰਸੈਚਰਨਾਰੇ॥੩॥ਪਾਵ
ਉਦਾਨੁਢੀਠੁਹੋਇਮਾਗਉਮੁਖਿਲਾਗੈਸੰਤਰੇਨਾਰੇ॥ਜਨਨਾਨਕਕਉਗੁਰਿਕਿਰਪਾਧਾਰੀ
ਪ੍ਰਭਿਹਾਥਦੇਇਨਿਸਤਾਰੇ॥੪॥੬॥

ਸੂਹੀਮਹਲਾ ੫ ਘਰੁ ੩ ੧ੴਸਤਿਗੁਰਪ੍ਰਸਾਦਿ॥
ਸੇਵਾਥੋਰੀਮਾਗਨੁਬਹੁਤਾ॥ਮਹਲੁਨਪਾਵੈਕਹਤੋਪਹੁਤਾ॥੧॥ਜੋਪ੍ਰਿਅਮਾਨੇਤਿਨਕੀਰੀ
ਸਾ॥ਕੂੜੇਮੂਰਖਕੀਹਾਠੀਸਾ॥੧॥ਰਹਾਉ॥ਭੇਖਦਿਖਾਵੈਸਚੁਨਕਮਾਵੈ॥ਕਹਤੋਮਹਲੀ
ਨਿਕਟਿਨਆਵੈ॥੨॥ਅਤੀਤੁਸਦਾਏਮਾਇਆਕਾਮਾਤਾ॥ਮਨਿਨਹੀਪ੍ਰੀਤਿਕਹੈਮੁਖਿਰਾਤਾ॥
੩॥ਕਹੁਨਾਨਕਪ੍ਰਭਬਿਨਉਸੁਨੀਜੈ॥ਕੁਚਲੁਕਠੋਰੁਕਾਮੀਮੁਕਤੁਕੀਜੈ॥੪॥ਦਰਸਨਦੇਖੇ
ਕੀਵਡਿਆਈ॥ਤੁਮਸੁਖਦਾਤੇਪੁਰਖਸੁਭਾਈ॥੧॥ਰਹਾਉਦੂਜਾ॥੧॥੭॥ਸੂਹੀਮਹਲਾ
੫ ॥ਬੁਰੇਕਾਮਕਉਊਠਿਖਲੋਇਆ॥ਨਾਮਕੀਬੇਲਾਪੈਪੈਸੋਇਆ॥੧॥ਅਉਸਰੁ
ਅਪਨਾਬੂਝੈਨਇਆਨਾ॥ਮਾਇਆਮੋਹਰੰਗਿਲਪਟਾਨਾ॥੧॥ਰਹਾਉ॥ਲੋਭਲਹਰਿਕਉਬਿ
ਗਸਿਫੂਲਿਬੈਠਾ॥ਸਾਧਜਨਾਕਾਦਰਸੁਨਡੀਠਾ॥੨॥ਕਬਹੂਨਸਮਝੈਅਗਿਆਨੁਗਵਾਰ
ਬਹੁਰਿਬਹੁਰਿਲਪਟਿਓਜੰਜਾਰਾ॥੧॥ਰਹਾਉ॥ਬਿਖੈਨਾਦਕਰਨਸੁਣਿਭੀਨਾ॥ਹਰਿਜਸੁ
ਸੁਨਤਆਲਸੁਮਨਿਕੀਨਾ॥੩॥ਦ੍ਰਿਸਟਿਨਾਹੀਰੇਪੇਖਤਅੰਧੇ॥ਛੋਡਿਜਾਹਿਝੂਠੇਸਭਿਧੰ
ਧੇ॥੧॥ਰਹਾਉ॥ਕਹੁਨਾਨਕਪ੍ਰਭਬਖਸਕਰੀਜੈ॥ਕਰਿਕਿਰਪਾਮੋਹਿਸਾਧਸੰਗੁਦੀਜੈ॥੪॥
ਤਉਕਿਛੁਪਾਈਐਜਉਹੋਈਐਰੇਨਾ॥ਜਿਸਹਿਬੁਝਾਏਤਿਸੁਨਾਮੁਲੈਨਾ॥੧॥ਰਹਾਉ॥
੨॥੮॥ਸੂਹੀਮਹਲਾ ੫ ॥ਘਰਮਹਿਠਾਕੁਰੁਨਦਰਿਨਆਵੈ॥ਗਲਮਹਿਪਾ
ਹਣੁਲੈਲਟਕਾਵੈ॥੧॥ਭਰਮੇਭੂਲਾਸਾਕਤੁਫਿਰਤਾ॥ਨੀਰੁਬਿਰੋਲੈਖਪਿਖਪਿਮਰਤਾ॥
੧॥ਰਹਾਉ॥ਜਿਸੁਪਾਹਣਕਉਠਾਕੁਰੁਕਹਤਾ॥ਓਹੁਪਾਹਣੁਲੈਉਸਕਉਡੁਬਤਾ॥੨॥ਗੁ
ਨਹਗਾਰਲੂਣਹਰਾਮੀ॥ਪਾਹਣਨਾਵਨਪਾਰਗਿਰਾਮੀ॥੩॥ਗੁਰਮਿਲਿਨਾਨਕਠਾਕੁਰੁਜਾ
ਤਾ॥ਜਲਿਥਲਿਮਹੀਅਲਿਪੂਰਨਬਿਧਾਤਾ॥੪॥੩॥੯॥ਸੂਹੀਮਹਲਾ ੫
॥ਲਾਲਨੁਰਾਵਿਆਕਵਨਗਤੀਰੀ॥ਸਖੀਬਤਾਵਹੁਮੁਝਹਿਮਤੀਰੀ॥੧॥ਸੂਹਬਸੂਹਬ
ਸੂਹਵੀ॥ਅਪਨੇਪ੍ਰੀਤਮਕੈਰੰਗਿਰਤੀ॥੧॥ਰਹਾਉ॥ਪਾਵਮਲੋਵਉਸੰਗਿਨੈਨਭਤੀਰੀ॥
ਜਹਾਪਠਾਵਹੁਜਾਂਉਤਤੀਰੀ॥੨॥ਜਪਤਪਸੰਜਮਦੇਉਜਤੀਰੀ॥ਇਕਨਿਮਖਮਿਲਾਵਹੁ
ਮੋਹਿਪ੍ਰਾਨਪਤੀਰੀ॥੩॥ਮਾਣੁਤਾਣੁਅਹੰਬੁਧਿਹਤੀਰੀ॥ਸਾਨਾਨਕਸੋਹਾਗਵਤੀਰੀ॥੪॥
ਸੂਹੀਮਹਲਾ ੫ ॥ਤੂੰਜੀਵਨੁਤੂੰਪ੍ਰਾਨਅਧਾਰਾ॥ਤੁਝਹੀਪੇਖਿਪੇਖਿਮਨੁ

ਰਾ॥੧॥ਤੂੰਸਾਜਨੁਤੂੰਪ੍ਰੀਤਮੁਮੇਰਾ॥ਚਿਤਹਿਨਬਿਸਰਹਿਕਾਹੂਬੇਰਾ॥੧॥ਰਹਾਉ॥ਬੈਖਰੀ ੩੭੭
ਦੁਹਉਦਾਸਰੋਤੇਰਾ॥ਤੂੰਭਾਰੋਠਾਕੁਰੁਗੁਣੀਗਹੇਰਾ॥੨॥ਕੋਟਿਦਾਸਜਾਕੈਦਰਬਾਰੇ॥ਨਿਮਖ
ਨਿਮਖਵਸੈਤਿਨਨਾਲੇ॥੩॥ਹਉਕਿਛੁਨਾਹੀਸਭੁਕਿਛੁਤੇਰਾ॥ਓਤਿਪੋਤਿਨਾਨਕਸੰਗਿਬ
ਸੇਰਾ॥੪॥੫॥੧੧॥ਸੂਹੀਮਹਲਾ ੫ ॥ਸੁਖਮਹਲਜਾਕੇਊਚਦੁਆਰੇ॥ਤਾਮਹਿ
ਵਾਸਹਿਭਗਤਪਿਆਰੇ॥੧॥ਸਹਜਕਥਾਪ੍ਰਭਕੀਅਤਿਮੀਠੀ॥ਵਿਰਲੈਕਾਹੂਨੇਤ੍ਰਹੁਡੀ
ਠੀ॥੧॥ਰਹਾਉ॥ਤਹਗੀਤਨਾਦਅਖਾਰੇਸੰਗਾ॥ਊਹਾਸੰਤਕਰਹਿਹਰਿਰੰਗਾ॥੨॥ਤ
ਹਮਰਣੁਨਜੀਵਣੁਸੋਗੁਨਹਰਖਾ॥ਸਾਚਨਾਮਕੀਅੰਮ੍ਰਿਤਵਰਖਾ॥੩॥ਗੁਹਜਕਥਾ
ਇਹਗੁਰਤੇਜਾਣੀ॥ਨਾਨਕੁਬੋਲੈਹਰਿਹਰਿਬਾਣੀ॥੪॥੬॥੧੨॥ਸੂਹੀਮਹਲਾ ੫
॥ਜਾਕੈਦਰਸਿਪਾਪਕੋਟਿਉਤਾਰੇ॥ਭੇਟਤਸੰਗਿਇਹੁਭਵਜਲੁਤਾਰੇ॥੧॥ਓਇ
ਸਾਜਨਓਇਮੀਤਪਿਆਰੇ॥ਜੋਹਮਕਉਹਰਿਨਾਮੁਚਿਤਾਰੇ॥੧॥ਰਹਾਉ॥ਜਾਕਾਸਬ
ਦੁਸੁਨਤਸੁਖਸਾਰੇ॥ਜਾਕੀਟਹਲਜਮਦੂਤਬਿਦਾਰੇ॥੨॥ਜਾਕੀਧੀਰਕਇਸੁਮਨ
ਹਿਸਧਾਰੇ॥ਜਾਕੈਸਿਮਰਣਿਮੁਖਉਜਲਾਰੇ॥੩॥ਪ੍ਰਭਕੇਸੇਵਕਪ੍ਰਭਿਆਪਿਸਵਾਰੇ॥
ਸਰਣਿਨਾਨਕਤਿਨਸਦਬਲਿਹਾਰੇ॥੪॥੭॥੧੩॥ਸੂਹੀਮਹਲਾ ੫ ॥ਰਹਣੁ
ਨਪਾਵਹਿਸੁਰਿਨਰਦੇਵਾ॥ਊਠਿਸਿਧਾਰੇਕਰਿਮੁਨਿਜਨਸੇਵਾ॥੧॥ਜੀਵਤਪੇਖੇਜਿਨੀਹ
ਰਿਹਰਿਧਿਆਇਆ॥ਸਾਧਸੰਗਿਤਿਨੀਦਰਸਨੁਪਾਇਆ॥੧॥ਰਹਾਉ॥ਬਾਦਿਸਾਹ
ਸਾਹਵਾਪਾਰੀਮਰਨਾ॥ਜੋਦੀਸੈਸੋਕਾਲਹਿਖਰਨਾ॥੨॥ਕੂੜੈਮੋਹਿਲਪਟਿਲਪਟਾਨਾ॥
ਛੋਡਿਚਲਿਆਤਾਫਿਰਿਪਛੁਤਾਨਾ॥੩॥ਕ੍ਰਿਪਾਨਿਧਾਨਨਾਨਕਕਉਕਰਹੁਦਾਤਿ॥ਨਾਮੁ
ਤੇਰਾਜਪੀਦਿਨੁਰਾਤਿ॥੪॥੮॥੧੪॥ਸੂਹੀਮਹਲਾ ੫ ॥ਘਟਘਟਅੰਤਰਿਤੁ
ਮਹਿਬਸਾਰੇ॥ਸਗਲਸਮਗ੍ਰੀਸੂਤਿਤੁਮਾਰੇ॥੧॥ਤੂੰਪ੍ਰੀਤਮਤੂੰਪ੍ਰਾਨਅਧਾਰੇ॥ਤੁਮਹੀਪੇ
ਖਿਪੇਖਿਮਨੁਬਿਗਸਾਰੇ॥੧॥ਰਹਾਉ॥ਅਨਿਕਜੋਨਿਭ੍ਰਮਿਭ੍ਰਮਿਭ੍ਰਮਿਹਾਰੇ॥ਓਟਗਹੀ
ਅਬਸਾਧਸੰਗਾਰੇ॥੨॥ਅਗਮਅਗੋਚਰੁਅਲਖਅਪਾਰੇ॥ਨਾਨਕੁਸਿਮਰੈਦਿਨੁਰੈ
ਨਾਰੇ॥੪॥੯॥੧੫॥ਸੂਹੀਮਹਲਾ ੫ ॥ਕਵਨਕਾਜਮਾਇਆਵਡਿਆਈ॥
ਜਾਕਉਬਿਨਸਤਬਾਰਨਕਾਈ॥੧॥ਇਹੁਸੁਪਨਾਸੋਵਤਨਹੀਜਾਨੈ॥ਅਚੇਤਬਿਵਸਥਾ

ਮਾਹਿਲਪਟਾਨੈ॥੧॥ਰਹਾਉ॥ਮਹਾਮੋਹਿਮੋਹਿਓਗਾਵਾਰਾ॥ਪੇਖਤਪੇਖਤਊਠਿਸਿਧਾਰਾ॥੨॥ਊ
ਚਤੇਊਚਿਤਾਕਾਦਰਬਾਰਾ॥ਕਈਜੰਤਬਿਨਾਹਿਉਪਾਰਾ॥੩॥ਦੂਸਰਹੋਆਨਾਕੋਹੋਈ॥ਜਪਿਨਾ
ਨਕਪ੍ਰਭਏਕੋਸੋਈ॥੪॥੧੦॥੧੬॥ਸੂਹੀਮਹਲਾ ੫ ॥ਸਿਮਰਿਸਿਮਰਿਤਾਕਉਹਉ
ਜੀਵਾ॥ਚਰਣਕਮਲਤੇਰੇਧੋਇਧੋਇਪੀਵਾ॥੧॥ਸੋਹਰਿਮੇਰਾਅੰਤਰਜਾਮੀ॥ਭਗਤਜਨਾ
ਕੈਸੰਗਿਸੁਆਮੀ॥੧॥ਰਹਾਉ॥ਸੁਣਿਸੁਣਿਅੰਮ੍ਰਿਤਨਾਮੁਧਿਆਵਾ॥ਆਠਪਹਰਤੇਰੇਗੁ
ਣਗਾਵਾ॥੨॥ਪੇਖਿਪੇਖਿਲੀਲਾਮਨਿਆਨੰਦਾ॥ਗੁਣਅਪਾਰਪ੍ਰਭਪਰਮਾਨੰਦਾ॥੩॥ਜਾਕੈ
ਸਿਮਰਨਿਕਛੁਭਉਨਬਿਆਪੈ॥ਸਦਾਸਦਾਨਾਨਕਹਰਿਜਾਪੈ॥੪॥੧੧॥੧੭॥ਸੂਹੀਮਹਲਾ
੫ ॥ਗੁਰਕੈਬਚਨਿਰਿਦੈਧਿਆਨੁਧਾਰੀ॥ਰਸਨਾਜਾਪੁਜਪਉਬਨਵਾਰੀ॥੧॥ਸਫਲ
ਮੂਰਤਿਦਰਸਨਬਲਿਹਾਰੀ॥ਚਰਣਕਮਲਮਨਪ੍ਰਾਣਅਧਾਰੀ॥੧॥ਰਹਾਉ॥ਸਾਧਸੰਗਿਜ
ਨਮਮਰਣਨਿਵਾਰੀ॥ਅੰਮ੍ਰਿਤਕਥਾਸੁਣਿਕਰਨਅਧਾਰੀ॥੨॥ਕਾਮਕ੍ਰੋਧਲੋਭਮੋਹਤਜਾਰੀ
॥ਦ੍ਰਿੜੁਨਾਮੁਦਾਨੁਇਸਨਾਨੁਸੁਚਾਰੀ॥੩॥ਕਹੁਨਾਨਕਇਹੁਤਤੁਬੀਚਾਰੀ॥ਰਾਮਨਾਮਜਪਿ
ਪਾਰਿਉਤਾਰੀ॥੪॥੧੨॥੧੮॥ਸੂਹੀਮਹਲਾ ੫ ॥ਲੋਭਿਮੋਹਿਮਗਨਅਪਰਾਧੀ॥
ਕਰਣਹਾਰਕੀਸੇਵਨਸਾਧੀ॥੧॥ਪਤਿਤਪਾਵਨਪ੍ਰਭਨਾਮਤੁਮਾਰੇ॥ਰਾਖਿਲੇਹੁਮੋਹਿਨਿਰਗੁ
ਨੀਆਰੇ॥੧॥ਰਹਾਉ॥ਤੂੰਦਾਤਾਪ੍ਰਭਅੰਤਰਜਾਮੀ॥ਕਾਚੀਦੇਹਮਾਨੁਖਅਭਿਮਾਨੀ॥੨॥ਸੁ
ਆਦਬਾਦਈਰਖਮਦਮਾਇਆ॥ਏਨਸੰਗਿਲਾਗਿਰਤਨਜਨਮੁਗਵਾਇਆ॥੩॥ਦੁਖ
ਭੰਜਨਜਗਜੀਵਨਹਰਿਰਾਇਆ॥ਸਗਲਤਿਆਗਿਨਾਨਕੁਸਰਣਾਇਆ॥੪॥੧੩॥
੧੯॥ਸੂਹੀਮਹਲਾ ੫ ॥ਪੇਖਤਚਾਖਤਕਹੀਅਤਅੰਧਾ॥ਸੁਨੀਅਤਸੁਨੀਐਨਾਹੀ
ਨਿਕਟਿਵਸਤੁਕਉਜਾਣੈਦੂਰੇ॥ਪਾਪੀਪਾਪਕਮਾਹੀ॥੧॥ਸੋਕਿਛੁਕਰਿਜਿਤੁਛੁਟਹਿਪਰਾਣੀ
॥ਹਰਿਹਰਿਨਾਮੁਜਾਪਿਅੰਮ੍ਰਿਤਬਾਨੀ॥੧॥ਰਹਾਉ॥ਘੋਰਮਹਲਸਦਾਰੰਗਿਰਾਤਾ॥ਸੰਗਿ
ਤੁਮਾਰੈਕਛੂਨਜਾਤਾ॥੨॥ਰਖਹਿਪੋਚਾਰਿਮਾਟੀਕਾਭਾਂਡਾ॥ਅਤਿਕੁਚੀਲਮਿਲੈਜਮ
ਡਾਂਡਾ॥੩॥ਕਾਮਕ੍ਰੋਧਿਲੋਭਿਮੋਹਿਬਾਧਾ॥ਮਹਾਗਰਤਮਹਿਨਿਘਰਤਜਾਤਾ॥੪॥ਨਾਨਕ
ਅਰਦਾਸਿਸੁਣੀਜੈ॥ਡੂਬਤਪਾਹਨਪ੍ਰਭਮੇਰੇਲੀਜੈ॥੫॥੧੪॥੨੦॥ਸੂਹੀਮਹਲਾ
॥ਜੀਵਤਮਰੈਬੁਝੈਪ੍ਰਭਸੋਇ॥ਤਿਸੁਜਨਕਰਮਿਪਰਾਪਤਿਹੋਇ॥ਸੁਣਿਸਾਜਨ ੫

ਇਉਦੁਤਰੁਤਰੀਐ॥ਮਿਲਿਸਾਧੂਹਰਿਨਾਮੁਉਚਰੀਐ॥੧॥ਰਹਾਉ॥ਏਕਬਿਨਾਦੂਜਾਨਹੀ
ਜਾਨੈ॥ਘਟਘਟਅੰਤਰਿਪਾਰਬ੍ਰਹਮੁਪਛਾਨੈ॥੨॥ਜੋਕਿਛੁਕਰੈਸੋਈਭਲਮਾਨੈ॥ਆਦਿਅੰ
ਤਕੀਕੀਮਤਿਜਾਨੈ॥੩॥ਕਹੁਨਾਨਕਤਿਸੁਜਨਬਲਿਹਾਰੀ॥ਜਾਕੈਹਿਰਦੈਵਸਹਿਮੁਰਾਰੀ॥
੪॥੧੫॥੨੧॥ਸੂਹੀਮਹਲਾ ੫ ॥ਗੁਰੁਪਰਮੇਸਰੁਕਰਣੈਹਾਰੁ॥ਸਗਲਸ੍ਰਿਸਟਿਕਉ
ਦੇਆਧਾਰੁ॥੧॥ਗੁਰਕੇਚਰਣਕਮਲਮਨਧਿਆਇ॥ਦੂਖੁਦਰਦੁਇਸੁਤਨਤੇਜਾਇ॥੧॥ਰ
ਹਾਉ॥ਭਵਜਲਿਡੂਬਤਸਤਿਗੁਰੁਕਾਢੈ॥ਜਨਮਜਨਮਕਾਟੂਟਾਗਾਢੈ॥੨॥ਗੁਰਕੀਸੇਵਾਕਰਹੁ
ਦਿਨੁਰਾਤਿ॥ਸੂਖਸਹਜਮਨਿਆਵੈਸਾਂਤਿ॥੩॥ਸਤਿਗੁਰਕੀਰੇਣੁਵਡਭਾਗੀਪਾਵੈ॥ਨਾਨਕ
ਗੁਰਕਉਸਦਬਲਿਜਾਵੈ॥੪॥੧੬॥੨੨॥ਸੂਹੀਮਹਲਾ ੫ ॥ਗੁਰਅਪੁਨੇਊਪਰਿ
ਬਲਿਜਾਈਐ॥ਆਠਪਹਰਹਰਿਹਰਿਜਸੁਗਾਈਐ॥੧॥ਸਿਮਰਉਸੋਪ੍ਰਭੁਅਪਨਾਸੁਆ
ਮੀ॥ਸਗਲਘਟਾਕਾਅੰਤਰਜਾਮੀ॥੧॥ਰਹਾਉ॥ਚਰਣਕਮਲਸਿਉਲਾਗੀਪ੍ਰੀਤਿ॥
ਸਾਚੀਪੂਰਨਨਿਰਮਲਰੀਤਿ॥੨॥ਸੰਤਪ੍ਰਸਾਦਿਵਸੈਮਨਮਾਹੀ॥ਜਨਮਜਨਮਕੇਕਿਲਵਿ
ਖਜਾਹੀ॥੩॥ਕਰਿਕਿਰਪਾਪ੍ਰਭਦੀਨਦਇਆਲਾ॥ਨਾਨਕੁਮਾਗੈਸੰਤਰਵਾਲਾ॥੪॥੧੭॥
੨੩॥ਸੂਹੀਮਹਲਾ ੫ ॥ਦਰਸਨੁਦੇਖਿਜੀਵਾਗੁਰਤੇਰਾ॥ਪੂਰਨਕਰਮੁਹੋਇਪ੍ਰਭਮੇਰਾ॥
੧॥ਇਹਬੇਨੰਤੀਸੁਣਿਪ੍ਰਭਮੇਰੇ॥ਦੇਹਿਨਾਮੁਕਰਿਅਪਣੇਚੇਰੇ॥੧॥ਰਹਾਉ॥ਅਪਣੀਸਰਣਿ
ਰਖੁਪ੍ਰਭਦਾਤੇ॥ਗੁਰਪ੍ਰਸਾਦਿਕਿਨੈਵਿਰਲੈਜਾਤੇ॥੨॥ਸੁਨਹੁਬਿਨਉਪ੍ਰਭਮੇਰੇਮੀਤਾ॥ਚਰਣ
ਕਮਲਵਸਹਿਮੇਰੈਚੀਤਾ॥੩॥ਨਾਨਕੁਏਕਕਰੈਅਰਦਾਸਿ॥ਵਿਸਰੁਨਾਹੀਪੂਰਨਗੁਣਤਾਸਿ
॥੪॥੧੮॥੨੪॥ਸੂਹੀਮਹਲਾ ੫ ॥ਮੀਤੁਸਾਜਨੁਸੁਤਬੰਧਪਭਾਈ॥ਜਤਕਤਪੇਖਉ
ਹਰਿਸੰਗਿਸਹਾਈ॥੧॥ਜਾਤਿਮੇਰੀਪਤਿਮੇਰੀਧਨੁਹਰਿਨਾਮੁ॥ਸੂਖਸਹਜਆਨੰਦਬਿਸਰਾਮ
॥੧॥ਰਹਾਉ॥ਪਾਰਬ੍ਰਹਮੁਜਪਿਪਹਿਰਿਸਨਾਹ॥ਕੋਟਿਆਵਧਤਿਸੁਬੇਧਤਨਾਹਿ॥੨॥
ਹਰਿਚਰਨਸਰਣਗੜਕੋਟਹਮਾਰੈ॥ਕਾਲੁਕੰਟਕੁਜਮੁਤਿਸੁਨਬਿਦਾਰੈ॥੩॥ਨਾਨਕਦਾਸ
ਸਦਾਬਲਿਹਾਰੀ॥ਸੇਵਕਸੰਤਰਾਜਾਰਾਮਮੁਰਾਰੀ॥੪॥੧੯॥੨੫॥ਸੂਹੀਮਹਲਾ ੫
॥ਗੁਣਗੋਪਾਲਪ੍ਰਭਕੇਨਿਤਗਾਹਾ॥ਅਨਦਬਿਨੋਦਮੰਗਲਸੁਖਤਾਹਾ॥੧॥ਚਲ
ਸਖੀਏਪ੍ਰਭੁਰਾਵਣਜਾਹਾ॥ਸਾਧਜਨਾਕੀਚਰਣੀਪਾਹਾ॥੧॥ਰਹਾਉ॥ਕਰਿਬੇਨਤੀਜ

ਨਪੂਰਿਬਾਛਾ॥ਜਨਮਜਨਮਕੇਕਿਲਵਿਖਲਾਹਾਂ॥੨॥ਮਨੁਤਨੁਪ੍ਰਾਣਜੀਉਅਰਪ
ਹਾ॥ਹਰਿਸਿਮਰਿਸਿਮਰਿਮਾਨੁਮੋਹੁਕਟਾਹਾਂ॥੩॥ਦੀਨਦਇਆਲਕਰਹੁਉਤਸਾਹਾ॥ਨਾਨ
ਕਦਾਸਹਰਿਸਰਣਿਸਮਾਹਾ॥੪॥੨੦॥੨੬॥ਸੂਹੀਮਹਲਾ ੫ ॥ਬੈਕੁੰਠਨਗਰੁਜ
ਹਾਸੰਤਵਾਸਾ॥ਪ੍ਰਭਚਰਣਕਮਲਰਿਦਮਾਹਿਨਿਵਾਸਾ॥੧॥ਸੁਣਿਮਨਤਨੁਤੁਝੁਸੁਖੁਦਿ
ਖਲਾਵਉ॥ਹਰਿਅਨਿਕਬਿੰਜਨਤੁਝੁਭੋਗਭੁੰਚਾਵਉ॥੧॥ਰਹਾਉ॥ਅੰਮ੍ਰਿਤਨਾਮੁਭੁੰਚੁ
ਮਨਮਾਹੀ॥ਅਚਰਜਸਾਦਤਾਕੇਬਰਨੇਨਜਾਹੀ॥੨॥ਲੋਭੁਮੂਆਤ੍ਰਿਸਨਾਬੁਝਿਥਕੀ॥
ਪਾਰਬ੍ਰਹਮਕੀਸਰਣਿਜਨਤਾਕੀ॥੩॥ਜਨਮਜਨਮਕੇਭੈਮੋਹਨਿਵਾਰੇ॥ਨਾਨਕਦਾਸਪ੍ਰਭ
ਕਿਰਪਾਧਾਰੇ॥੪॥੨੧॥੨੭॥ਸੂਹੀਮਹਲਾ ੫ ॥ਅਨਿਕਬੀਗਦਾਸਕੇਪਰਹਰਿ
ਆ॥ਕਰਿਕਿਰਪਾਪ੍ਰਭਿਅਪਨਾਕਰਿਆ॥੧॥ਤੁਮਹਿਛਡਾਇਲੀਓਜਨੁਅਪਨਾ॥
ਉਰਝਿਪਰਿਓਜਾਲੁਜਗੁਸੁਪਨਾ॥੧॥ਰਹਾਉ॥ਪਰਬਤਦੋਖਮਹਾਬਿਕਰਾਲਾ॥ਖਿਨ
ਮਹਿਦੂਰਿਕੀਏਦਇਆਲਾ॥੨॥ਸੋਗਰੋਗਬਿਪਤਿਅਤਿਭਾਰੀ॥ਦੂਰਿਭਈਜਪਿਨਾਮੁ
ਮੁਰਾਰੀ॥੩॥ਦ੍ਰਿਸਟਿਧਾਰਿਲੀਨੋਲੜਿਲਾਇ॥ਹਰਿਚਰਣਗਹੇਨਾਨਕਸਰਣਾਇ॥੪
॥੨੨॥੨੮॥ਸੂਹੀਮਹਲਾ ੫ ॥ਦੀਨੁਛਡਾਇਦੁਨੀਜੋਲਾਏ॥ਦੁਹੀਸਰਾਈਖੁਨਾ
ਮੀਕਹਾਏ॥੧॥ਜੋਤਿਸੁਭਾਵੈਸੋਪਰਵਾਣੁ॥ਆਪਣੀਕੁਦਰਤਿਆਪੇਜਾਣੁ॥੧॥ਰਹਾਉ
॥ਸਚਾਧਰਮੁਪੁੰਨੁਭਲਾਕਰਾਏ॥ਦੀਨਕੈਤੋਸੈਦੁਨੀਨਜਾਏ॥੨॥ਸਰਬਨਿਰੰਤਰਿਏਕੋਜਾ
ਗੈ॥ਜਿਤੁਜਿਤੁਲਾਇਆਤਿਤੁਤਿਤੁਕੋਲਾਗੈ॥੩॥ਅਗਮਅਗੋਚਰੁਸਚੁਸਾਹਿਬੁਮੇ
ਰਾ॥ਨਾਨਕੁਬੋਲੈਬੋਲਾਇਆਤੇਰਾ॥੪॥੨੩॥੨੯॥ਸੂਹੀਮਹਲਾ ੫ ॥ਪ੍ਰਾਤਹਕਾਲਿ
ਹਰਿਨਾਮੁਉਚਾਰੀ॥ਈਤਊਤਕੀਓਟਸਵਾਰੀ॥੧॥ਸਦਾਸਦਾਜਪੀਐਹਰਿਨਾਮ॥ਪੂਰਨ
ਹੋਵਹਿਮਨਕੇਕਾਮ॥੧॥ਰਹਾਉ॥ਪ੍ਰਭੁਅਬਿਨਾਸੀਰੈਣਿਦਿਨੁਗਾਉ॥ਜੀਵਤਮਰਤਨਿਹ
ਚਲੁਪਾਵਹਿਥਾਉ॥੨॥ਸੋਸਾਹੁਸੇਵਿਜਿਤੁਤੋਟਿਨਆਵੈ॥ਖਾਤਖਰਚਤਸੁਖਿਅਨ
ਦਿਵਿਹਾਵੈ॥੩॥ਜਗਜੀਵਨਪੁਰਖੁਸਾਧਸੰਗਿਪਾਇਆ॥ਗੁਰਪ੍ਰਸਾਦਿਨਾਨਕਨਾਮੁ
ਧਿਆਇਆ॥੪॥੨੪॥੩੦॥ਸੂਹੀਮਹਲਾ ੫ ॥ਗੁਰਪੂਰੇਜਬਭਏਦਇਆਲ
॥ਦੁਖਬਿਨਸੇਪੂਰਨਭਈਘਾਲ॥੧॥ਪੇਖਿਪੇਖਿਜੀਵਾਦਰਸੁਤੁਮ੍ਹਾਰਾ॥ਚਰਣਕਮਲ

ਜਾਈਬਲਿਹਾਰਾ॥ਤੁਝਬਿਨੁਠਾਕੁਰਕਵਨੁਹਮਾਰਾ॥੧॥ਰਹਾਉ॥ਸਾਧਸੰਗਤਿਸਿਉਪ੍ਰੀ
ਤਿਬਣਿਆਈ॥ਪੂਰਬਕਰਮਿਲਿਖਤਧੁਰਿਪਾਈ॥੨॥ਜਪਿਹਰਿਹਰਿਨਾਮੁਅਚਰਜੁ
ਪਰਤਾਪ॥ਜਾਲਿਨਸਾਕਹਿਤੀਨੇਤਾਪ॥੩॥ਨਿਮਖਨਬਿਸਰਹਿਹਰਿਚਰਣਤੁਮਾਰੇ॥
ਨਾਨਕੁਮਾਗੈਦਾਨੁਪਿਆਰੇ॥੪॥੨੫॥੩੧॥ਸੂਹੀਮਹਲਾ ੫ ॥ਸੇਸੰਜੋਗਕਰਹੁ
ਮੇਰੇਪਿਆਰੇ॥ਜਿਤੁਰਸਨਾਹਰਿਨਾਮੁਉਚਾਰੇ॥੧॥ਸੁਣਿਬੇਨਤੀਪ੍ਰਭਦੀਨਦਇਆਲਾ॥
ਸਾਧਗਾਵਹਿਗੁਣਸਦਾਰਸਾਲਾ॥੧॥ਰਹਾਉ॥ਜੀਵਨਰੂਪੁਸਿਮਰਣੁਪ੍ਰਭਤੇਰਾ॥ਜਿਸੁਕ੍ਰਿ
ਪਾਕਰਹਿਬਸਹਿਤਿਸੁਨੇਰਾ॥੨॥ਜਨਕੀਭੂਖਤੇਰਾਨਾਮੁਅਹਾਰੁ॥ਤੂੰਦਾਤਾਪ੍ਰਭਦੇਵਣ
ਹਾਰੁ॥੩॥ਰਾਮਰਮਤਸੰਤਨਸੁਖੁਮਾਨਾ॥ਨਾਨਕਦੇਵਨਹਾਰਸੁਜਾਨਾ॥੪॥੨੬॥੩੨॥
ਸੂਹੀਮਹਲਾ ੫ ॥ਬਹਤੀਜਾਤਕਦੇਦ੍ਰਿਸਟਿਨਧਾਰਤ॥ਮਿਥਿਆਮੋਹਬੰਧਹਿਨਿ
ਤਪਾਰਚ॥੧॥ਮਾਧਵੇਭਜੁਦਿਨਨਿਤਰੈਣੀ॥ਜਨਮੁਪਦਾਰਥੁਜੀਤਿਹਰਿਸਰਣੀ॥੧॥ਰ
ਹਾਉ॥ਕਰਤਬਿਕਾਰਦੋਊਕਰਝਾਰਤ॥ਰਾਮਰਤਨੁਰਿਦਤਿਲੁਨਹੀਧਾਰਤ॥੨॥ਭਰਣਪੋ
ਖਣਸੰਗਿਅਉਧਬਿਹਾਣੀ॥ਜੈਜਗਦੀਸਕੀਗਤਿਨਹੀਜਾਣੀ॥੩॥ਸਰਣਿਸਮਰਥ
ਅਗੋਚਰਸੁਆਮੀ॥ਉਧਰੁਨਾਨਕਪ੍ਰਭਅੰਤਰਜਾਮੀ॥੪॥੨੭॥੩੩॥ਸੂਹੀਮਹਲਾ ੫
॥ਸਾਧਸੰਗਿਤਰੈਭੈਸਾਗਰੁ॥ਹਰਿਹਰਿਨਾਮੁਸਿਮਰਿਰਤਨਾਗਰੁ॥੧॥ਸਿਮਰਿਸਿ
ਮਰਿਜੀਵਾਨਾਰਾਇਣ॥ਦੂਖਰੋਗਸੋਗਸਭਿਬਿਨਸੇਗੁਰਪੂਰੇਮਿਲਿਪਾਪਤਜਾਇਣ॥੧
॥ਰਹਾਉ॥ਜੀਵਨਪਦਵੀਹਰਿਕਾਨਾਉ॥ਮਨੁਤਨੁਨਿਰਮਲੁਸਾਚੁਸੁਆਉ॥੨॥ਆਠਪ
ਹਰਪਾਰਬ੍ਰਹਮੁਧਿਆਈਐ॥ਪੂਰਬਿਲਿਖਤੁਹੋਇਤਾਪਾਈਐ॥੩॥ਸਰਣਿਪਏਜਪਿ
ਦੀਨਦਇਆਲਾ॥ਨਾਨਕੁਜਾਚੈਸੰਤਰਵਾਲਾ॥੪॥੨੮॥੩੪॥ਸੂਹੀਮਹਲਾ ੫
॥ਘਰਕਾਕਾਜੁਨਜਾਣੀਰੂੜਾ॥ਝੂਠੈਧੰਧੈਰਚਿਓਮੂੜਾ॥੧॥ਜਿਤੁਤੂੰਲਾਵਹਿਤਿਤੁਤਿ
ਤੁਲਗਨਾ॥ਜਾਤੂੰਦੇਹਿਤੇਰਾਨਾਉਜਪਨਾ॥੧॥ਰਹਾਉ॥ਹਰਿਕੇਦਾਸਹਰਿਸੇਤੀਰਾਤੇ॥
ਰਾਮਰਸਾਇਣਿਅਨਦਿਨੁਮਾਤੇ॥੨॥ਬਾਹਪਕਰਿਪ੍ਰਭਿਆਪੇਕਾਢੇ॥ਜਨਮਜਨਮਕੇਟੂ
ਟੇਗਾਢੇ॥੩॥ਉਧਰੁਸੁਆਮੀਪ੍ਰਭਕਿਰਪਾਧਾਰੇ॥ਨਾਨਕਦਾਸਹਰਿਸਰਣਿਦੁਆਰੇ॥੪
॥੨੯॥੩੫॥ਸੂਹੀਮਹਲਾ ੫ ॥ਸੰਤਪ੍ਰਸਾਦਿਨਿਹਚਲੁਘਰੁਪਾਇਆ॥ਸਰਬ

ਸੁਖਫਿਰਿਨਹੀਡੋਲਾਇਆ॥੧॥ਗੁਰੁਧਿਆਇਹਰਿਚਰਨਿਮਨਿਚੀਨੇ॥ਤਾਤੇਕਰਤੈਅਸਥਿ
ਰੁਕੀਨੋ॥੧॥ਰਹਾਉ॥ਗੁਣਗਾਵਤਅਚੁਤਅਬਿਨਾਸੀ॥ਤਾਤੇਕਾਟੀਜਮਕੀਫਾਸੀ॥ਕਰਿ
ਕਿਰਪਾਲੀਨੇਲੜਿਲਾਏ॥ਸਦਾਅਨਦੁਨਾਨਕਗੁਣਗਾਏ॥੨॥੩੦॥੩੬॥ਸੂਹੀਮਹਲਾ
੫ ॥ਅੰਮ੍ਰਿਤਬਚਨਸਾਧਕੀਬਾਣੀ॥ਜੋਜੋਜਪੈਤਿਸਕੀਗਤਿਹੋਵੈਹਰਿਹਰਿਨਾਮੁਨਿ
ਤਰਸਨਬਖਾਨੀ॥੧॥ਰਹਾਉ॥ਕਲੀਕਾਲਕੇਮਿਟੇਕਲੇਸਾ॥ਏਕੋਨਾਮੁਮਨਮਹਿਪਰਵੇਸਾ॥
੧॥ਸਾਧੂਧੂਰਿਮੁਖਿਮਸਤਕਿਲਾਈ॥ਨਾਨਕਉਧਰੇਹਰਿਗੁਰਸਰਣਾਈ॥੨॥੩੧॥੩੭॥
ਸੂਹੀਮਹਲਾ੫ ਘਰੁ੩ ॥ਗੋਬਿੰਦਾਗੁਣਗਾਉਦਇਆਲਾ॥ਦਰਸਨੁਦੇਹੁਪੂ
ਰਨਕਿਰਪਾਲਾ॥ਰਹਾਉ॥ਕਰਿਕਿਰਪਾਤੁਮਹੀਪ੍ਰਤਿਪਾਲਾ॥ਜੀਉਪਿੰਡੁਸਭੁਤੁਮਰਾਮਾਲ
॥੧॥ਅੰਮ੍ਰਿਤਨਾਮੁਚਲੈਜਪਿਨਾਲਾ॥ਨਾਨਕੁਜਾਚੈਸੰਤਰਵਾਲਾ॥੨॥੩੨॥੩੮॥ਸੂਹੀ
ਮਹਲਾ੫ ॥ਤਿਸੁਬਿਨੁਦੂਜਾਅਵਰੁਨਕੋਈ॥ਆਪੇਥੰਮੈਸਚਾਸੋਈ॥੧॥ਹਰਿ
ਹਰਿਨਾਮੁਮੇਰਾਆਧਾਰੁ॥ਕਰਣਕਾਰਣਸਮਰਥੁਅਪਾਰੁ॥੧॥ਰਹਾਉ॥ਸਭਿਰੋਗਮਿਟਾਵੇ
ਨਵਾਨਿਰੋਆ॥ਨਾਨਕਰਖਾਆਪੇਹੋਆ॥੨॥੩੩॥੩੯॥ਸੂਹੀਮਹਲਾ੫ ॥ਦਰ
ਸਨਕਉਲੋਚੈਸਭੁਕੋਈ॥ਪੂਰੈਭਾਗਿਪਰਾਪਤਿਹੋਈ॥ਰਹਾਉ॥ਸਿਆਮਸੁੰਦਰਤਜਿਨੀ
ਦਕਿਉਆਈ॥ਮਹਾਮੋਹਨੀਦੂਤਾਲਾਈ॥੧॥ਪ੍ਰੇਮਬਿਛੋਹਾਕਰਤਕਸਾਈ॥ਨਿਰਦੈਜੰਤੁਤਿ
ਸੁਦਇਆਨਪਾਈ॥੨॥ਅਨਿਕਜਨਮਬੀਤੀਅਨਭਰਮਾਈ॥ਘਰਿਵਾਸੁਨਦੇਵੈਦੁਤਰਮਾ
ਈ॥੩॥ਦਿਨੁਰੈਨਿਅਪਨਾਕੀਆਪਾਈ॥ਕਿਸੁਦੋਸੁਨਦੀਜੈਕਿਰਤੁਭਵਾਈ॥੪॥ਸੁਣਿਸਾ
ਜਨਸੰਤਜਨਭਾਈ॥ਚਰਣਸਰਣਨਾਨਕਗਤਿਪਾਈ॥੫॥੩੪॥੪੦॥

ਰਾਗੁਸੂਹੀਮਹਲਾ੫ ਘਰੁ ੪ ੧ੴਸਤਿਗੁਰਪ੍ਰਸਾਦਿ॥

ਭਲੀਸੁਹਾਵੀਛਾਪਰੀਜਾਮਹਿਗੁਨਗਾਏ॥ਕਿਤਹੀਕਾਮਿਨਧਉਲਹਰਜਿਤੁਹਰਿਬਿਸਰਾ
ਏ॥੧॥ਰਹਾਉ॥ਅਨਦੁਗਰੀਬੀਸਾਧਸੰਗਿਜਿਤੁਪ੍ਰਭਚਿਤਿਆਏ॥ਜਲਿਜਾਉਏਹੁਬ
ਡਪਨਮਾਇਆਲਪਟਾਏ॥੧॥ਪੀਸਨੁਪੀਸਿਓਢਿਕਾਮਰੀਸੁਖੁਮਨੁਸੰਤੋਖਾਏ॥ਐਸੋਰਾਜੁ
ਨਕਿਤੈਕਾਜਿਜਿਤੁਨਹਤ੍ਰਿਪਤਾਏ॥੨॥ਨਗਨਫਿਰਤਰੰਗਿਏਕਕੈਓਹੁਸੋਭਾਪਾਏ॥ਪਾ
ਟਪਟੰਬਰਬਿਰਥਿਆਜਿਹਰਚਿਲੋਭਾਏ॥੩॥ਸਭੁਕਿਛੁਤੁਮਰੈਹਾਥਿਪ੍ਰਭਆਪਿਕਰੇ

ਏ॥ਸਾਸਿਸਾਸਿਸਿਮਰਤਰਹਾਨਾਨਕਦਾਨੁਪਾਏ॥੪॥੧॥੪੧॥ਸੂਹੀਮਹਲਾ੫ ॥ਹ
ਰਿਕਾਸੰਤੁਪਰਾਨਧਨਤਿਸਕਾਪਨਿਹਾਰਾ॥ਭਾਈਮੀਤਸੁਤਸਗਲਤੇਜੀਅਹੁਤੇਪਿਆਰਾ॥
॥ਰਹਾਉ॥ਕੇਸਾਕਾਕਰਿਬੀਜਨਾਸੰਤਚਉਰੁਢੁਲਾਵਉ॥ਸੀਸੁਨਿਹਾਰਉਚਰਣਤਲਿ
ਧੂਰਿਮੁਖਿਲਾਵਉ॥੧॥ਮਿਸਟਬਚਨਬੇਨਤੀਕਰਉਦੀਨਕੀਨਿਆਈ॥ਤਜਿਅਭਿਮ
ਾਨੁਸਰਣੀਪਰਉਹਰਿਗੁਣਨਿਧਿਪਾਈ॥੨॥ਅਵਲੋਕਨਪੁਨਹਪੁਨਹਕਰਉਜਨਕਾਦਰ
ਸਾਰੁ॥ਅੰਮ੍ਰਿਤਬਚਨਮਨਮਹਿਸਿੰਚਉਬੰਦਉਬਾਰਬਾਰ॥੩॥ਚਿਤਵਉਮਨਿਆਸਾਕਰ
ਉਜਨਕਾਸੰਗੁਮਾਗਉ॥ਨਾਨਕਕਉਪ੍ਰਭਦਇਆਕਰਿਦਾਸਚਰਣੀਲਾਗਉ॥੪॥੨॥੪
੨॥ਸੂਹੀਮਹਲਾ੫ ॥ਜਿਨਿਮੋਹੇਬ੍ਰਹਮੰਡਖੰਡਤਾਹੂਮਹਿਪਾਉ॥ਰਾਖਿਲੇਹੁਇਹੁ
ਬਿਖਈਜੀਉਦੇਹੁਅਪੁਨਾਨਾਉ॥੧॥ਰਹਾਉ॥ਜਾਤੇਨਾਹੀਕੋਸੁਖੀਤਾਕੇਪਾਛੈਜਾਉ॥ਛੋਡਿ
ਜਾਹਿਜੋਸਗਲਕਉਫਿਰਿਫਿਰਿਲਪਟਾਉ॥੧॥ਕਰਹੁਕ੍ਰਿਪਾਕਰੁਣਾਪਤੇਤੇਰੇਹਰਿਗੁਣ
ਗਾਉ॥ਨਾਨਕਕੀਪ੍ਰਭਬੇਨਤੀਸਾਧਸੰਗਿਸਮਾਉ॥੨॥੩॥੪੩॥

ਰਾਗੁਸੂਹੀਮਹਲਾ੫ ਘਰੁ੫ ਪੜਤਾਲ॥ ੧ੴਸਤਿਗੁਰਪ੍ਰਸਾਦਿ॥

ਪ੍ਰੀਤਿਪ੍ਰੀਤਿਗੁਰੀਆਮੋਹਨਲਾਲਨਾ॥ਜਪਿਮਨਗੋਬਿੰਦਏਕੈਅਵਰੁਨਹੀਕੋਲੇਖੈਸੰਤਲਾ
ਗੁਮਨਹਿਛਾਡੁਦੁਬਿਧਾਕੀਕੁਰੀਆ॥੧॥ਰਹਾਉ॥ਨਿਰਗੁਨਹਰੀਆਸਰਗੁਨਧਰੀਆਅਨਿ
ਕਕੋਠਰੀਆਭਿੰਨਭਿੰਨਭਿੰਨਭਿਨਕਰੀਆ॥ਵਿਚਿਮਨਕੋਟਵਰੀਆ॥ਨਿਜਮੰਦਰਿਪਿਰੀਆ
॥ਤਹਾਆਨਦਕਰੀਆ॥ਨਹਮਰੀਆਨਹਜਰੀਆ॥੧॥ਕਿਰਤਨਿਜੁਰੀਆਬਹੁਬਿਧਿ
ਫਿਰੀਆਪਰਕਉਹਿਰੀਆ॥ਬਿਖਨਾਘਿਰੀਆ॥ਅਬਸਾਧੂਸੰਗਿਪਰੀਆ॥ਹਰਿਦੁਆਰੈਖ
ਰੀਆ॥ਦਰਸਨੁਕਰੀਆ॥ਨਾਨਕਗੁਰਮਿਰੀਆ॥ਬਹੁਰਿਨਫਿਰੀਆ॥੨॥੧॥੪੪॥ਸੂਹੀ
ਮਹਲਾ੫ ॥ਰਾਸਿਮੰਡਲੁਕੀਨੋਆਖਾਰਾ॥ਸਗਲੋਸਾਜਿਰਖਿਓਪਾਸਾਰਾ॥੧॥
ਰਹਾਉ॥ਬਹੁਬਿਧਿਰੂਪਰੰਗਆਪਾਰਾ॥ਪੇਖੈਖੁਸੀਭੋਗਨਹੀਹਾਰਾ॥ਸਭਿਰਸਲੈਤਬਸਤ
ਨਿਰਾਰਾ॥੧॥ਬਰਨੁਚਿਹਨੁਨਾਹੀਮੁਖੁਨਮਾਸਾਰਾ॥ਕਹਨੁਨਜਾਈਖੇਲੁਤੁਹਾਰਾ॥ਨਾਨਕਰੇਣ
ਸੰਤਚਰਨਾਰਾ॥੨॥੨॥੪੫॥ਸੂਹੀਮਹਲਾ੫ ॥ਤਉਮੈਆਇਆਸਰਨੀਆਇ
ਆ॥ਭਰੋਸੈਆਇਆ॥ਕਿਰਪਾਆਇਆ॥ਜਿਉਭਾਵੈਤਿਉਰਾਖਹੁਸੁਆਮੀਮਾਰਗੁ

ਗੁਰਹਿਪਠਾਇਆ॥੧॥ਰਹਾਉ॥ਮਹਾਦੁਤਰੁਮਾਇਆ॥ਜੈਸੇਪਵਨੁਝੁਲਾਇਆ॥੧॥
ਸੁਨਿਸੁਨਿਹੀਡਰਾਇਆ॥ਕਰਰੋਧ੍ਰਮਰਾਇਆ॥੨॥ਗ੍ਰਿਹਅੰਧਕੂਪਾਇਆ॥ਪਾਵਕੁਸ
ਗਰੋਲਾਇਆ॥੩॥ਗਹੀਓਟਸਾਧਾਇਆ॥ਨਾਨਕਹਰਿਧਿਆਇਆ॥ਅਬਮੈਪੂਰਾਪਾਇ
ਆ॥੪॥੩॥੪੬॥

ੴ ਸਤਿਗੁਰਪ੍ਰਸਾਦਿ॥

ਰਾਗੁਸੂਹੀਮਹਲਾ ੫ ਘਰੁ ੬

ਸਤਿਗੁਰਪਾਸਿਬੇਨੰਤੀਆਮਿਲੈਨਾਮੁਆਧਾਰਾ॥ਤੁਠਾਸਚਾਪਾਤਿਸਾਹੁਤਾਪੁਗਇਆ
ਸੰਸਾਰਾ॥੧॥ਭਗਤਾਕੀਟੇਕਤੂੰਸੰਤਾਕੀਓਟਤੂੰਸਚਾਸਿਰਜਨਹਾਰਾ॥੧॥ਰਹਾਉ॥ਸਚੁ
ਤੇਰੀਸਾਮਗਰੀਸਚੁਤੇਰਾਦਰਬਾਰਾ॥ਸਚੁਤੇਰੇਖਾਜੀਨਿਆਸਚੁਤੇਰਾਪਾਸਾਰਾ॥੨॥ਤੇਰਾ
ਰੂਪੁਅਗੰਮੁਹੈਅਨੂਪੁਤੇਰਾਦਰਸਾਰਾ॥ਹਉਕੁਰਬਾਣੀਤੇਰਿਆਸੇਵਕਾਜਿਨਹਰਿਨਾਮੁ
ਪਿਆਰਾ॥੩॥ਸਭੇਇਛਾਪੂਰੀਆਜਾਪਾਇਆਅਗਮਅਪਾਰਾ॥ਗੁਰੁਨਾਨਕੁਮਿਲਿਆ
ਪਾਰਬ੍ਰਹਮੁਤੇਰਿਆਚਰਣਾਕਉਬਲਿਹਾਰਾ॥੪॥੧॥੪੭॥

ੴ ਸਤਿਗੁਰਪ੍ਰਸਾਦਿ॥

ਰਾਗੁਸੂਹੀਮਹਲਾ ੫ ਘਰੁ ੭

ਤੇਰਾਭਾਣਾਤੂਹੈਮਨਾਇਹਿਜਿਸਨੋਹੋਹਿਦਇਆਲਾ॥ਸਾਈਭਗਤਿਜੋਤੁਧੁਭਾਵੈਤੂੰਸਰ
ਬਜੀਆਪ੍ਰਤਿਪਾਲਾ॥੧॥ਮੇਰੇਰਾਮਰਾਇਸੰਤਾਟੇਕਤੁਮਾਰੀ॥ਜੋਤੁਧੁਭਾਵੈਸੋਪਰਵਾਣੁ
ਮਨਿਤਨਿਤੂਹੈਅਧਾਰੀ॥੧॥ਰਹਾਉ॥ਤੂੰਦਇਆਲੁਕ੍ਰਿਪਾਲੁਕ੍ਰਿਪਾਨਿਧਿਮਨਸਾਪੂਰ
ਣਹਾਰਾ॥ਭਗਤਤੇਰੇਸਭਿਪ੍ਰਾਣਪਤਿਪ੍ਰੀਤਮਤੂੰਭਗਤਨਕਾਪਿਆਰਾ॥੨॥ਤੂਅਥਾਹੁ
ਅਪਾਰੁਅਤਿਊਚਾਕੋਈਅਵਰੁਨਤੇਰੀਭਾਤੇ॥ਇਹਅਰਦਾਸਿਹਮਾਰੀਸੁਆਮੀਵਿਸਰੁ
ਨਾਹੀਸੁਖਦਾਤੇ॥੩॥ਦਿਨੁਰੈਣਿਸਾਸਿਸਾਸਿਗੁਣਗਾਵਾਜੇਸੁਆਮੀਤੁਧੁਭਾਵਾ॥ਨਾਮੁਤੇ
ਰਾਸੁਖੁਨਾਨਕੁਮਾਗੈਸਾਹਿਬਤੁਠੈਪਾਵਾ॥੪॥੧॥੪੮॥ਸੂਹੀਮਹਲਾ੫
ਵਿਸਰਹਿਨਾਹੀਜਿਤੁਤੂਕਬਹੂਸੋਥਾਨੁਤੇਰਾਕੇਹਾ॥ਆਠਪਹਰਜਿਤੁਤੁਧੁਧਿਆਈਨਿ
ਰਮਲਹੋਵੈਦੇਹਾ॥੧॥ਮੇਰੇਰਾਮਹਉਸੋਥਾਨੁਭਾਲਣਆਇਆ॥ਖੋਜਤਖੋਜਤਭਇ
ਆਸਾਧਸੰਗੁਤਿਨਸਰਣਾਈਪਾਇਆ॥੧॥ਰਹਾਉ॥ਬੇਦਪੜੇਪੜਿਬ੍ਰਹਮੇਹਾਰੇਇਕੁ
ਤਿਲੁਨਹੀਕੀਮਤਿਪਾਈ॥ਸਾਧਿਕਸਿਧਫਿਰਹਿਬਿਲਲਾਤੇਤੇਭੀਮੋਹੇਮਾਈ॥੨॥

ਦਸਅਉਤਾਰਰਾਜੇਹੋਇਵਰਤੇਮਹਾਦੇਵਅਉਧੂਤਾ॥ਤਿਨਭੀਅੰਤੁਨਪਾਇਓਤੇਰਾਲਾਇ ੩੮੧
ਥਕੇਬਿਭੂਤਾ॥੩॥ਸਹਜਸੂਖਆਨੰਦਨਾਮਰਸਹਰਿਸੰਤੀਮੰਗਲੁਗਾਇਆ॥ਸਫਲਦ
ਰਸਨੁਭੇਟਿਓਗੁਰਨਾਨਕਤਾਮਨਿਤਨਿਹਰਿਹਰਿਧਿਆਇਆ॥੪॥੨॥੪੯॥ਸੂਹੀਮਹ
ਲਾ ੫ ॥ਕਰਮਧਰਮਪਾਖੰਡਜੋਦੀਸਹਿਤਿਨਜਮੁਜਾਗਾਤੀਲੂਟੈ॥ਨਿਰਬਾਣ
ਕੀਰਤਨੁਗਾਵਹੁਕਰਤੇਕਾਨਿਮਖਸਿਮਰਤਜਿਤੁਛੂਟੈ॥੧॥ਸੰਤਹੁਸਾਗਰੁਪਾਰਿਉਤਰੀਐ
ਜੇਕੋਬਚਨੁਕਮਾਵੈਸੰਤਨਕਾਸੋਗੁਰਪਰਸਾਦੀਤਰੀਐ॥੧॥ਰਹਾਉ॥ਕੋਟਿਤੀਰਥਮਜ
ਨਇਸਨਾਨਾਇਸੁਕਲਿਮਹਿਮੈਲੁਭਰੀਜੈ॥ਸਾਧਸੰਗਿਜੋਹਰਿਗੁਣਗਾਵੈਸੋਨਿਰਮਲੁ
ਕਰਿਲੀਜੈ॥੨॥ਬੇਦਕਤੇਬਸਿਮ੍ਰਿਤਿਸਭਿਸਾਸਤਇਨਪੜਿਆਮੁਕਤਿਨਹੋਈ॥ਏ
ਕੁਅਖਰੁਜੋਗੁਰਮੁਖਿਜਾਪੈਤਿਸਕੀਨਿਰਮਲਸੋਈ॥੩॥ਖਤ੍ਰੀਬ੍ਰਾਹਮਣਸੂਦਵੈਸਉਪਦੇ
ਸੁਚਹੁਵਰਨਾਕਉਸਾਝਾ॥ਗੁਰਮੁਖਿਨਾਮੁਜਪੈਉਧਰੈਸੋਕਲਿਮਹਿਘਟਿਘਟਿਨਾਨਕ
ਮਾਝਾ॥੪॥੩॥੫੦॥ਸੂਹੀਮਹਲਾ ੫ ॥ਜੋਕਿਛੁਕਰੈਸੋਈਪ੍ਰਭਮਾਨਹਿਓਇ
ਰਾਮਨਾਮਰੰਗਿਰਾਤੇ॥ਤਿਨਕੀਸੋਭਾਸਭਨੀਥਾਈਜਿਨਪ੍ਰਭਕੇਚਰਣਪਰਾਤੇ॥੧॥ਮੇਰੇਰਾ
ਮਹਰਿਸੰਤਾਜੇਵਡੁਨਕੋਈ॥ਭਗਤਾਬਣਿਆਈਪ੍ਰਭਅਪਨੇਸਿਉਜਲਿਥਲਿਮਹੀ
ਅਲਿਸੋਈ॥੧॥ਰਹਾਉ॥ਕੋਟਿਅਪ੍ਰਾਧੀਸੰਤਸੰਗਿਉਧਰੈਜਮੁਤਾਕੈਨੇੜਿਨਆਵੈ॥ਜ
ਨਮਜਨਮਕਾਬਿਛੁੜਿਆਹੋਵੈਤਿਨਹਰਿਸਿਉਆਣਿਮਿਲਾਵੈ॥੨॥ਮਾਇਆਮੋਹਭ
ਰਮੁਭਉਕਾਟੈਸੰਤਸਰਣਿਜੋਆਵੈ॥ਜੇਹਾਮਨੋਰਥੁਕਰਿਆਰਾਧੇਸੋਸੰਤਨਤੇਪਾਵੈ॥
੩॥ਜਨਕੀਮਹਿਮਾਕੇਤਕਬਰਨਉਜੋਪ੍ਰਭਅਪਨੇਭਾਣੇ॥ਕਹੁਨਾਨਕਜਿਨਸਤਿਗੁਰੁਭੇ
ਟਿਆਸੇਸਭਤੇਭਏਨਿਕਾਣੇ॥੪॥੪॥੫੧॥ਸੂਹੀਮਹਲਾ ੫ ॥ਮਹਾਅਗਨਿ
ਤੁਧੁਹਾਥਦੇਰਾਖੇਪਏਤੇਰੀਸਰਣਾਈ॥ਤੇਰਾਮਾਣੁਤਾਣੁਰਿਦਅੰਤਰਿਹੋਰਦੂਜੀਆ
ਸਚੁਕਾਈ॥੧॥ਮੇਰੇਰਾਮਰਾਇਤੁਧੁਚਿਤਿਆਇਐਉਬਰੇ॥ਤੇਰੀਟੇਕਭਰਵਾਸਾਤੁਮਰਾ
ਜਪਿਨਾਮੁਤੁਮਾਰਾਉਧਰੇ॥੧॥ਰਹਾਉ॥ਅੰਧਕੂਪਤੇਕਾਢਿਲੀਏਤੁਮਆਪਿਭਏਕਿਰ
ਪਾਲਾ॥ਸਾਰਿਸਮਾਲਿਸਰਬਸੁਖਦੀਏਆਪਿਕਰੇਪ੍ਰਤਿਪਾਲਾ॥੨॥ਆਪਣੀਨ
ਦਰਿਕਰੇਪਰਮੇਸਰੁਬੰਧਨਕਾਟਿਛਡਾਏ॥ਆਪਣੀਭਗਤਿਪ੍ਰਭਿਆਪਿਕਰਾਈਆਪੇ

ਸੇਵਲਾਏ॥੩॥ਭ੍ਰਮੁਗਇਆਭੈਮੋਹਬਿਨਾਸੇਮਿਟਿਆਸਗਲਾਵਿਸੂਰਾ॥ਨਾਨਕਦਇ
ਆਕਰੀਸੁਖਦਾਤੈਭੇਟਿਆਸਤਿਗੁਰੁਪੂਰਾ॥੪॥੫॥੫੨॥ਸੂਹੀਮਹਲਾ ੫
ਜਬਕਛੁਨਸੀਓਤਬਕਿਆਕਰਤਾਕਵਨਕਰਮਕਰਿਆਇਆ॥ਅਪਨਾਖੇਲੁਆ
ਪਿਕਰਿਦੇਖੈਠਾਕੁਰਿਰਚਨੁਰਚਾਇਆ॥੧॥ਮੇਰੇਰਾਮਰਾਇਮੁਝਤੇਕਛੂਨਹੋਈ॥ਆ
ਪੇਕਰਤਾਆਪਿਕਰਾਏਸਰਬਨਿਰੰਤਰਿਸੋਈ॥੧॥ਰਹਾਉ॥ਗਣਤੀਗਣੀਨਛੂਟੈਕ
ਤਹੂਕਾਚੀਦੇਹਇਆਣੀ॥ਕ੍ਰਿਪਾਕਰਹੁਪ੍ਰਭਕਰਣੈਹਾਰੇਤੇਰੀਬਖਸਨਿਰਾਲੀ॥੨
॥ਜੀਅਜੰਤਸਭਤੇਰੇਕੀਤੇਘਟਿਘਟਿਤੁਹੀਧਿਆਈਐ॥ਤੇਰੀਗਤਿਮਿਤਿਤੂਹੈਜਾ
ਣਹਿਕੁਦਰਤਿਕੀਮਨਪਾਈਐ॥੩॥ਨਿਰਗੁਣੁਮੁਗਧੁਅਜਾਣੁਅਗਿਆਨੀਕਰਮਧਰ
ਮਨਹੀਜਾਣਾ॥ਦਇਆਕਰਹੁਨਾਨਕੁਗੁਣਗਾਵੈਮਿਠਾਲਗੈਤੇਰਾਭਾਣਾ॥੪॥੬
੫੩॥ਸੂਹੀਮਹਲਾ ੫ ॥ਭਾਗਠੜੇਹਰਿਸੰਤਤੁਮਾਰੇਜਿਨਘਰਿਧਨੁਹਰਿਨਾ
ਮਾ॥ਪਰਵਾਣੁਗਣੀਸੇਈਇਹਿਆਏਸਫਲਤਿਨਾਕੇਕਾਮਾ॥੧॥ਮੇਰੇਰਾਮਹਰਿਜ
ਨਕੈਹਉਬਲਿਜਾਈ॥ਕੇਸਾਕਾਕਰਿਚਵਰੁਢੁਲਾਵਾਚਰਣਧੂੜਿਮੁਖਿਲਾਈ॥
ਰਹਾਉ॥ਜਨਮਮਰਣਦੁਹਹੂਮਹਿਨਾਹੀਜਨਪਰਉਪਕਾਰੀਆਏ॥ਜੀਅਦਾਨੁਦੇਭ
ਗਤੀਲਾਇਨਿਹਰਿਸਿਉਲੈਨਿਮਿਲਾਏ॥੨॥ਸਚਾਅਮਰੁਸਚੀਪਾਤਿਸਾਹੀਸਚੇਸੇ
ਤੀਰਾਤੇ॥ਸਚਾਸੁਖੁਸਚੀਵਡਿਆਈਜਿਸਕੇਸੇਤਿਨਿਜਾਤੇ॥੩॥ਪਖਾਫੇਰੀਪਾਣੀ
ਢੋਵਾਹਰਿਜਨਕੈਪੀਸਣੁਪੀਸਿਕਮਾਵਾ॥ਨਾਨਕਕੀਪ੍ਰਭਪਾਸਿਬੇਨੰਤੀਤੇਰੇਜਨਦੇ
ਖਣਪਾਵਾ॥੪॥੭॥੫੪॥ਸੂਹੀਮਹਲਾ ੫ ॥ਪਾਰਬ੍ਰਹਮਪਰਮੇਸਰਸਤਿ
ਗੁਰਆਪੇਕਰਣੈਹਾਰਾ॥ਚਰਣਧੂੜਿਤੇਰੀਸੇਵਕੁਮਾਗੈਤੇਰੇਦਰਸਨਕਉਬਲਿਹਾ
ਰਾ॥੧॥ਮੇਰੇਰਾਮਰਾਇਜਿਉਰਾਖਹਿਤਿਉਰਹੀਐ॥ਤੁਧੁਭਾਵੈਤਾਨਾਮੁਜਪਾਵਹਿਸੁ
ਖੁਤੇਰਾਦਿਤਾਲਹੀਐ॥੧॥ਰਹਾਉ॥ਮੁਕਤਿਭੁਗਤਿਜੁਗਤਿਤੇਰੀਸੇਵਾਜਿਸੁਤੂੰ
ਆਪਿਕਰਾਇਹਿ॥ਤਹਾਬੈਕੁੰਠੁਜਹਕੀਰਤਨੁਤੇਰਾਤੂੰਆਪੇਸਰਧਾਲਾਇਹਿ॥੨॥
ਸਿਮਰਿਸਿਮਰਿਸਿਮਰਿਨਾਮੁਜੀਵਾਤਨੁਮਨੁਹੋਇਨਿਹਾਲਾ॥ਚਰਣਕਮਲਤੇਰੇ
ਧੋਇਧੋਇਪੀਵਾਮੇਰੇਸਤਿਗੁਰਦੀਨਦਇਆਲਾ॥੩॥ਕੁਰਬਾਣੁਜਾਈਉਸੁਵੇਲਾ

ਸੁਹਾਵੀਜਿਤੁਤੁਮਰੈਦੁਆਰੈਆਇਆ॥ਨਾਨਕਕਉਪ੍ਰਭਭਏਕ੍ਰਿਪਾਲਾਸਤਿਗੁਰੁਪੂਰਾਪਾ ੩੮੨
ਇਆ॥੪॥੮॥੫੫॥ਸੂਹੀਮਹਲਾ ੫ ॥ਤੁਧੁਚਿਤਿਆਏਮਹਾਅਨੰਦਾਜਿਸੁਵਿ
ਸਰਹਿਸੋਮਰਿਜਾਏ॥ਦਇਆਲੁਹੋਵਹਿਜਿਸੁਊਪਰਿਕਰਤੇਸੋਤੁਧੁਸਦਾਧਿਆਏ॥੧॥ਮੇ
ਰੇਸਾਹਿਬਤੂੰਮੈਮਾਣੁਨਿਮਾਣੀ॥ਅਰਦਾਸਿਕਰੀਪ੍ਰਭਅਪਨੇਆਗੈਸੁਣਿਸੁਣਿਜੀਵਾਤੇਰੀ
ਬਾਣੀ॥੧॥ਰਹਾਉ॥ਚਰਣਧੂੜਿਤੇਰੇਜਨਕੀਹੋਵਾਤੇਰੇਦਰਸਨਕਉਬਲਿਜਾਈ॥ਅੰ
ਮ੍ਰਿਤਬਚਨਰਿਦੈਉਰਿਧਾਰੀਤਉਕਿਰਪਾਤੇਸੰਗੁਪਾਈ॥੨॥ਅੰਤਰਕੀਗਤਿਤੁਧੁਪਹਿਸਾ
ਰੀਤੁਧੁਜੇਵਡੁਅਵਰੁਨਕੋਈ॥ਜਿਸਨੋਲਾਇਲੈਹਿਸੋਲਾਗੈਭਗਤੁਤੁਹਾਰਾਸੋਈ॥੩॥
ਦੁਇਕਰਜੋੜਿਮਾਗਉਇਕੁਦਾਨਾਸਾਹਿਬਿਤੁਠੈਪਾਵਾ॥ਸਾਸਿਸਾਸਿਨਾਨਕੁਆਰਾਧੇ
ਆਠਪਹਰਗੁਣਗਾਵਾ॥੪॥੯॥੫੬॥ਸੂਹੀਮਹਲਾ ੫ ॥ਜਿਸਕੇਸਿਰਊਪ
ਰਿਤੂੰਸੁਆਮੀਸੋਦੁਖੁਕੈਸਾਪਾਵੈ॥ਬੋਲਿਨਜਾਣੈਮਾਇਆਮਦਿਮਾਤਾਮਰਣਾਚੀਤਿਨ
ਆਵੈ॥੧॥ਮੇਰੇਰਾਮਰਾਇਤੂੰਸੰਤਾਕਾਸੰਤਤੇਰੇ॥ਤੇਰੇਸੇਵਕਕਉਭਉਕਿਛੁਨਾਹੀਜਮੁਨ
ਹੀਆਵੈਨੇਰੇ॥੧॥ਰਹਾਉ॥ਜੋਤੇਰੈਰੰਗਿਰਾਤੇਸੁਆਮੀਤਿਨਕਾਜਨਮਮਰਣਦੁਖੁਨਾਸਾ॥
ਤੇਰੀਬਖਸਨਮੇਟੈਕੋਈਸਤਿਗੁਰਕਾਦਿਲਾਸਾ॥੨॥ਨਾਮੁਧਿਆਇਨਿਸੁਖਫਲਪਾਇ
ਨਿਆਠਪਹਰਆਰਾਧਹਿ॥ਤੇਰੀਸਰਣਿਤੇਰੈਭਰਵਾਸੈਪੰਚਦੁਸਟਲੈਸਾਧਹਿ॥੩॥ਗਿ
ਆਨੁਧਿਆਨੁਕਿਛੁਕਰਮੁਨਜਾਣਾਸਾਰਨਜਾਣਾਤੇਰੀ॥ਸਭਤੇਵਡਾਸਤਿਗੁਰੁਨਾਨਕੁਜਿ
ਨਿਕਲਰਾਖੀਮੇਰੀ॥੪॥੧੦॥੫੭॥ਸੂਹੀਮਹਲਾ ੫ ॥ਸਗਲਤਿਆਗਿਗੁਰਸਰ
ਣੀਆਇਆਰਾਖਹੁਰਾਖਨਹਾਰੇ॥ਜਿਤੁਤੂਲਾਵਹਿਤਿਤੁਹਮਲਾਗਹਕਿਆਏਹਜੰਤ
ਵਿਚਾਰੇ॥੧॥ਮੇਰੇਰਾਮਜੀਤੂੰਪ੍ਰਭਅੰਤਰਜਾਮੀ॥ਕਰਿਕਿਰਪਾਗੁਰਦੇਵਦਇਆਲਾਗੁ
ਣਗਾਵਾਨਿਤਸੁਆਮੀ॥੧॥ਰਹਾਉ॥ਆਠਪਹਰਪ੍ਰਭੁਅਪਨਾਧਿਆਈਐਗੁਰਪ੍ਰਸਾ
ਦਿਭਉਤਰੀਐ॥ਆਪੁਤਿਆਗਿਹੋਈਐਸਭਰੇਣਾਜੀਵਤਿਆਇਉਮਰੀਐ॥੨॥
ਸਫਲਜਨਮੁਤਿਸਕਾਜਗਭੀਤਰਿਸਾਧਸੰਗਿਨਾਉਜਾਪੇ॥ਸਗਲਮਨੋਰਥਤਿਸਕੇਪੂਰ
ਨਜਿਸੁਦਇਆਕਰੇਪ੍ਰਭੁਆਪੇ॥੩॥ਦੀਨਦਇਆਲਕ੍ਰਿਪਾਲਪ੍ਰਭਸੁਆਮੀਤੇਰੀਸਰਣਿ
ਦਇਆਲਾ॥ਕਰਿਕਿਰਪਾਅਪਨਾਨਾਮੁਦੀਜੈਨਾਨਕਸਾਧਰਵਾਲਾ॥੪॥੧੧॥੫੮॥੮੨॥

ਰਾਗੁਸੂਹੀਮਹਲਾ੧ ਅਸਟਪਦੀਆ॥ ਘਰੁ੧ ੧ੴਸਤਿਗੁਰਪ੍ਰਸਾਦਿ॥
ਸਭਿਅਵਗਣਮੈਗੁਣੁਨਹੀਕੋਈ॥ਕਿਉਕਰਿਕੰਤਮਿਲਾਵਾਹੋਈ॥੧॥ਨਾਮੈਰੂਪੁਨਬੰ
ਕੇਨੈਣਾ॥ਨਾਕੁਲਢੰਗੁਨਮੀਠੇਬੈਣਾ॥੧॥ਰਹਾਉ॥ਸਹਜਿਸੀਗਾਰਕਾਮਣਿਕਰਿਆਵੈ
॥ਤਾਸੋਹਾਗਣਿਜਾਕੰਤੈਭਾਵੈ॥੨॥ਨਾਤਿਸੁਰੂਪੁਨਰੇਖਿਆਕਾਈ॥ਅੰਤਿਨਸਾਹਿਬੁਸਿ
ਮਰਿਆਜਾਈ॥੩॥ਸੁਰਤਿਮਤਿਨਾਹੀਚਤੁਰਾਈ॥ਕਰਿਕਿਰਪਾਪ੍ਰਭਲਾਵਹੁਪਾਈ॥
੪॥ਖਰੀਸਿਆਣੀਕੰਤਨਭਾਣੀ॥ਮਾਇਆਲਾਗੀਭਰਮਿਭੁਲਾਣੀ॥੫॥ਹਉਮੈਜਾ
ਤਾਕੰਤਸਮਾਈ॥ਤਉਕਾਮਣਿਪਿਆਰੇਨਵਨਿਧਿਪਾਈ॥੬॥ਅਨਿਕਜਨਮਬਿਛੁਰ
ਦੁਖੁਪਾਇਆ॥ਕਰੁਗਹਿਲੇਹੁਪ੍ਰੀਤਮਪ੍ਰਭਰਾਇਆ॥੭॥ਭਣਤਿਨਾਨਕਸਹੁਹੈਭੀਹੋ
ਸੀ॥ਜੈਭਾਵੈਪਿਆਰਾਤੈਰਾਵੇਸੀ॥੮॥੧॥

ਸੂਹੀਮਹਲਾ੧ ਘਰੁ੯ ੧ੴਸਤਿਗੁਰਪ੍ਰਸਾਦਿ॥
ਕਚਾਰੰਗੁਕਸੁੰਭਕਾਥੋੜੜਿਆਦਿਨਚਾਰਿਜੀਉ॥ਵਿਣੁਨਾਵੈਭ੍ਰਮਿਭੁਲੀਆਠਗਿਮੁਠੀ
ਕੂੜਿਆਰਿਜੀਉ॥ਸਚੇਸੇਤੀਰਤਿਆਜਨਮੁਨਦੂਜੀਵਾਰਜੀਉ॥੧॥ਰੰਗੇਕਾਕਿਆਰੰ
ਗੀਐਜੋਰਤੇਰੰਗੁਲਾਇਜੀਉ॥ਰੰਗਣਵਾਲਾਸੇਵੀਐਸਚੇਸਿਉਚਿਤੁਲਾਇਜੀਉ॥
੧॥ਰਹਾਉ॥ਚਾਰੇਕੁੰਡਾਜੇਭਵਹਿਬਿਨੁਭਾਗਾਧਨੁਨਾਹਿਜੀਉ॥ਅਵਗਣਿਮੁਠੀਜੇਫਿ
ਰਹਿਬਧਿਕਥਾਇਨਪਾਹਿਜੀਉ॥ਗੁਰਿਰਾਖੇਸੇਉਬਰੇਸਬਦਿਰਤੇਮਨਮਾਹਿਜੀਉ॥
੨॥ਚਿਟੇਜਿਨਕੇਕਪੜੇਮੈਲੇਚਿਤਕਠੋਰਜੀਉ॥ਤਿਨਮੁਖਿਨਾਮੁਨਊਪਜੈਦੂਜੈਵਿਆ
ਪੇਚੋਰਜੀਉ॥ਮੂਲੁਨਬੂਝਹਿਆਪਣਾਸੇਪਸੂਆਸੇਢੋਰਜੀਉ॥੩॥ਨਿਤਨਿਤਖੁਸੀਆ
ਮਨਕਰੇਨਿਤਨਿਤਮੰਗੈਸੁਖਜੀਉ॥ਕਰਤਾਚਿਤਿਨਆਵਈਫਿਰਿਫਿਰਿਲਗਹਿਦੁਖਜੀ
ਉ॥ਸੁਖਦੁਖਦਾਤਾਮਨਿਵਸੈਤਿਤੁਤਨਿਕੈਸੀਭੁਖਜੀਉ॥੪॥ਬਾਕੀਵਾਲਾਤਲਬੀਐ
ਸਿਰਿਮਾਰੇਜੰਦਾਰੁਜੀਉ॥ਲੇਖਾਮੰਗੈਦੇਵਣਾਪੁਛੈਕਰਿਬੀਚਾਰੁਜੀਉ॥ਸਚੇਕੀਖਿ
ਉਬਰੈਬਖਸੇਬਖਸਣਹਾਰੁਜੀਉ॥੫॥ਅਨਕੋਕੀਜੈਮਿਤੜਾਖਾਕੁਰਲੈਮਰਜਾਇਜੀ
ਉ॥ਬਹੁਰੰਗਿਦੇਖਿਭੁਲਾਇਆਭੁਲਿਭੁਲਿਆਵੈਜਾਇਜੀਉ॥ਨਦਰਿਪ੍ਰਭੂਤੇਛੁਟੀ
ਐਨਦਰੀਮੇਲਿਮਿਲਾਇਜੀਉ॥੬॥ਗਾਫਲਗਿਆਨਵਿਹੂਣਿਆਗੁਰਬਿਨੁਗਿ

ਆਨੁਨਭਾਲਿਜੀਉ॥ਖਿੰਚੋਤਾਣਿਵਿਗੁਚੀਐਬੁਰਾਭਲਾਦੁਇਨਾਲਿਜੀਉ॥ਬਿਨੁ ੩੮੩
ਸਬਦੈਭੈਰਤਿਆਸਭਜੋਹੀਜਮਕਾਲਿਜੀਉ॥੭॥ਜਿਨਿਕਰਿਕਾਰਣੁਧਾਰਿਆਸਭ
ਸੈਦੇਆਧਾਰੁਜੀਉ॥ਸੋਕਿਉਮਨਹੁਵਿਸਾਰੀਐਸਦਾਸਦਾਦਾਤਾਰੁਜੀਉ॥ਨਾਨਕਨਾਮੁ
ਨਵੀਸਰੈਨਿਧਾਰਾਆਧਾਰੁਜੀਉ॥੮॥੧॥੨॥

ਸੂਹੀਮਹਲਾ੧ ਘਰੁ੧੦ ਕਾਫੀ॥ ੧ੴਸਤਿਗੁਰਪ੍ਰਸਾਦਿ॥
ਮਾਣਸਜਨਮੁਦੁਲੰਭੁਗੁਰਮੁਖਿਪਾਇਆ॥ਮਨੁਤਨੁਹੋਇਚੁਲੰਭੁਜੇਸਤਿਗੁਰਭਾਇ
ਆ॥੧॥ਚਲੈਜਨਮੁਸਵਾਰਿਵਖਰੁਸਚੁਲੈ॥ਪਤਿਪਾਏਦਰਬਾਰਿਸਤਿਗੁਰਸਬਦਿ
ਭੈ॥੧॥ਰਹਾਉ॥ਮਨਿਤਨਿਸਚੁਸਲਾਹਿਸਾਚੇਮਨਿਭਾਇਆ॥ਲਾਲਿਰਤਾਮਨੁਮਾਨਿ
ਆਗੁਰੁਪੂਰਾਪਾਇਆ॥੨॥ਹਉਜੀਵਾਗੁਣਸਾਰਿਅੰਤਰਿਤੂਵਸੈ॥ਤੂੰਵਸਹਿਮਨਮ
ਹਿਸਹਜੇਰਸਿਰਸੈ॥੩॥ਮੂਰਖਮਨਸਮਝਾਇਆਖਉਕੇਤੜਾ॥ਗੁਰਮੁਖਿਹਰਿਗੁਣ
ਗਾਇਰੰਗਿਰੰਗੇਤੜਾ॥੪॥ਨਿਤਨਿਤਰਿਦੈਸਮਾਲਿਪ੍ਰੀਤਮੁਆਪਣਾ॥ਜੇਚਲਹਿ
ਗੁਣਨਾਲਿਨਾਹੀਦੁਖੁਸੰਤਾਪਣਾ॥੫॥ਮਨਮੁਖਭਰਮਿਭੁਲਾਣਾਨਾਤਿਸੁਰੰਗੁਹੈ॥
ਮਰਸੀਹੋਇਵਿਡਾਣਾਮਨਿਤਨਿਭੰਗੁਹੈ॥੬॥ਗੁਰਕੀਕਾਰਕਮਾਇਲਾਹਾਘਰਿਆਣਿ
ਆ॥ਗੁਰਬਾਣੀਨਿਰਬਾਣਸਬਦਿਪਛਾਣਿਆ॥੭॥ਇਕਨਾਨਕਕੀਅਰਦਾਸਿਜੇਤੁ
ਧੁਭਾਵਸੀ॥ਮੈਦੀਜੈਨਾਮੁਨਿਵਾਸੁਹਰਿਗੁਣਗਾਵਸੀ॥੮॥੧॥੩॥ਸੂਹੀਮਹਲਾ੧
॥ਜਿਉਆਰਣਿਲੋਹਾਪਾਇਭੰਨਿਘੜਾਈਐ॥ਤਿਉਸਾਕਤੁਜੋਨੀਪਾਇਭਵੈਭ
ਵਾਈਐ॥੧॥ਬਿਨੁਬੂਝੇਸਭੁਦੁਖੁਦੁਖੁਕਮਾਵਣਾ॥ਹਉਮੈਆਵੈਜਾਇਭਰਮਿਭੁਲਾ
ਵਣਾ॥੧॥ਰਹਾਉ॥ਤੂੰਗੁਰਮੁਖਿਰਖਣਹਾਰੁਹਰਿਨਾਮੁਧਿਆਈਐ॥ਮੇਲਹਿਤੁਝਹਿਰ
ਜਾਇਸਬਦੁਕਮਾਈਐ॥੨॥ਤੂੰਕਰਿਕਰਿਵੇਖਹਿਆਪਿਦੇਹਿਸੁਪਾਈਐ॥ਤੂਦੇਖਹਿ
ਥਾਪਿਉਥਾਪਿਦਰਿਬੀਨਾਈਐ॥੩॥ਦੇਹੀਹੋਵਗਿਖਾਕੁਪਵਣੁਉਡਾਈਐ॥ਇਹੁਕਿ
ਥੈਘਰੁਅਉਤਾਕੁਮਹਲੁਨਪਾਈਐ॥੪॥ਦਿਹੁਦੀਵੀਅੰਧਘੋਰੁਘਬੁਮੁਹਾਈਐ॥ਗ
ਰਬਿਮੁਸੈਘਰੁਚੋਰੁਕਿਸੁਰੂਆਈਐ॥੫॥ਗੁਰਮੁਖਿਚੋਰੁਨਲਾਗਿਹਰਿਨਾਮਿਜਗਾਈ
ਐ॥ਸਬਦਿਨਿਵਾਰੀਆਗਿਜੋਤਿਦੀਪਾਈਐ॥੬॥ਲਾਲੁਰਤਨੁਹਰਿਨਾਮੁਗੁਰਿਸੁ

ਗਤਿਬੁਝਾਈਐ॥ਸਦਾਰਹੈਨਿਹਕਾਮੁਜੇਗੁਰਮਤਿਪਾਈਐ॥੭॥ਗਤਿਦਿਹੈਹਰਿਨਾਉ
ਮੰਨਿਵਸਾਈਐ॥ਨਾਨਕਮੇਲਿਮਿਲਾਇਜੇਤੁਧੁਭਾਈਐ॥੮॥੨॥੪॥ਸੂਹੀਮਹ
ਲਾ੧ ॥ਮਨਹੁਨਨਾਮੁਵਿਸਾਰਿਅਹਿਨਿਸਿਧਿਆਈਐ॥ਜਿਉਰਾਖਹਿਕਿ
ਰਪਾਧਾਰਿਤਿਵੈਸੁਖੁਪਾਈਐ॥੧॥ਮੈਅੰਧੁਲੇਹਰਿਨਾਮੁਲਕੁਟੀਟੋਹਣੀ॥ਰਹਉਸਾ
ਹਿਬਕੀਟੇਕਨਮੋਹੈਮੋਹਣੀ॥੧॥ਰਹਾਉ॥ਜਹਦੇਖਉਤਹਨਾਲਿਗੁਰਿਦੇਖਾਲਿਆ
॥ਅੰਤਰਿਬਾਹਰਿਭਾਲਿਸਬਦਿਨਿਹਾਲਿਆ॥੨॥ਸੇਵੀਸਤਿਗੁਰਭਾਇਨਾਮੁਨਿ
ਰੰਜਨਾ॥ਤੁਧੁਭਾਵੈਤਿਵੈਰਜਾਇਭਰਮੁਭਉਭੰਜਨਾ॥੩॥ਜਨਮਤਹੀਦੁਖੁਲਾਗੈਮ
ਰਣਾਆਇਕੈ॥ਜਨਮੁਮਰਣੁਪਰਵਾਣੁਹਰਿਗੁਣਗਾਇਕੈ॥੪॥ਹਉਨਾਹੀਤੂਹੋਵ
ਹਿਤੁਧਹੀਸਾਜਿਆ॥ਆਪੇਥਾਪਿਉਥਾਪਿਸਬਦਿਨਿਵਾਜਿਆ॥੫॥ਦੇਹੀਭਸਮ
ਰੁਲਾਇਨਜਾਪੀਕਹਗਇਆ॥ਆਪੇਰਹਿਆਸਮਾਇਸੋਵਿਸਮਾਦੁਭਇਆ॥੬
॥ਤੂਨਾਹੀਪ੍ਰਭਦੂਰਿਜਾਣਹਿਸਭਤੂਹੈ॥ਗੁਰਮੁਖਿਵੇਖਿਹਦੂਰਿਅੰਤਰਿਭੀਤੂਹੈ॥੭॥
ਮੈਦੀਜੈਨਾਮੁਨਿਵਾਸੁਅੰਤਰਿਸਾਂਤਿਹੋਇ॥ਗੁਣਗਾਵੈਨਾਨਕਦਾਸੁਸਤਿਗੁਰੁਮਤਿ
ਦੇਇ॥੮॥੩॥੫॥

ਰਾਗੁਸੂਹੀਮਹਲਾ ੩ ਘਰੁ੧ ਅਸਟਪਦੀਆ ੧ੴ ਸਤਿਗੁਰਪ੍ਰਸਾਦਿ॥

ਨਾਮੈਹੀਤੇਸਭੁਕਿਛੁਹੋਆਬਿਨੁਸਤਿਗੁਰਨਾਮੁਨਜਾਪੈ॥ਗੁਰਕਾਸਬਦੁਮਹਾਰਸੁਮੀ
ਠਾਬਿਨੁਚਾਖੇਸਾਦੁਨਜਾਪੈ॥ਕਉਡੀਬਦਲੈਜਨਮੁਗਵਾਇਆਚੀਨਸਿਨਾਹੀਆਪੈ
॥ਗੁਰਮੁਖਿਹੋਵੈਤਾਏਕੋਜਾਣੈਹਉਮੈਦੁਖੁਨਸੰਤਾਪੈ॥੧॥ਬਲਿਹਾਰੀਗੁਰਆਪਣੇਵਿ
ਟਹੁਜਿਨਿਸਾਚੇਸਿਉਲਿਵਲਾਈ॥ਸਬਦੁਚੀਨਿਆਤਮੁਪਰਗਾਸਿਆਸਹਜੇਰ
ਹਿਆਸਮਾਈ॥੧॥ਰਹਾਉ॥ਗੁਰਮੁਖਿਗਾਵੈਗੁਰਮੁਖਿਬੁਝੈਗੁਰਮੁਖਿਸਬਦੁਬੀਚਾ
ਰੇ॥ਜੀਉਪਿੰਡੁਸਭੁਗੁਰਤੇਉਪਜੈਗੁਰਮੁਖਿਕਾਰਜਸਵਾਰੇ॥ਮਨਮੁਖਿਅੰਧਾਅੰਧੁ
ਮਾਵੈਬਿਖੁਖਟੇਸੰਸਾਰੇ॥ਮਾਇਆਮੋਹਿਸਦਾਦੁਖੁਪਾਏਬਿਨੁਗੁਰਅਤਿਪਿਆਰੇ
॥੨॥ਸੋਈਸੇਵਕੁਜਿਸਤਿਗੁਰਸੇਵੇਚਾਲੈਸਤਿਗੁਰਭਾਏ॥ਸਾਚਾਸਬਦੁਸਿਫਤਿਹੈ
ਸਚੀਸਾਚਾਮੰਨਿਵਸਾਏ॥ਸਚੀਬਾਣੀਗੁਰਮੁਖਿਆਖੈਹਉਮੈਵਿਚਹੁਜਾਏ॥ਆਪੇਦਾ

ਤਾਕਰਮੁਹੈਸਾਚਾਸਾਚਾਸਬਦੁਸੁਣਾਏ॥੩॥ਗੁਰਮੁਖਿਘਾਲੇਗੁਰਮੁਖਿਖਟੇਗੁਰਮੁਖਿ
ਨਾਮੁਜਪਾਏ॥ਸਦਾਅਲਿਪਤੁਸਾਚੈਰੰਗਿਰਾਤਾਗੁਰਕੈਸਹਜਿਸੁਭਾਏ॥ਮਨਮੁਖੁਸਦਹੀ
ਕੂੜੋਬੋਲੈਬਿਖੁਬੀਜੈਬਿਖੁਖਾਏ॥ਜਮਕਾਲਿਬਾਧਾਤ੍ਰਿਸਨਾਦਾਧਾਬਿਨੁਗੁਰਕਵਣੁਛ
ਡਾਏ॥੪॥ਸਚਾਤੀਰਥੁਜਿਤੁਸਤਸਰਿਨਾਵਣੁਗੁਰਮੁਖਿਆਪਿਬੁਝਾਏ॥ਅਠਸਠਿਤੀ
ਰਥਗੁਰਸਬਦਿਦਿਖਾਏਤਿਤੁਨਾਤੈਮਲੁਜਾਏ॥ਸਚਾਸਬਦੁਸਚਾਹੈਨਿਰਮਲੁਨਾਮਲੁ
ਲਾਗੈਨਲਾਏ॥ਸਚੀਸਿਫਤਿਸਚੀਸਾਲਾਹਪੂਰੇਗੁਰਤੇਪਾਏ॥੫॥ਤਨੁਮਨੁਸਭੁਕਿਛੁ
ਹਰਿਤਿਸੁਕੇਰਾਦੁਰਮਤਿਕਹਣੁਨਜਾਏ॥ਹੁਕਮੁਹੋਵੈਤਾਨਿਰਮਲੁਹੋਵੈਹਉਮੈਵਿਚਹੁਜਾ
ਏ॥ਗੁਰਕੀਸਾਖੀਸਹਜੇਚਾਖੀਤ੍ਰਿਸਨਾਅਗਨਿਬੁਝਾਏ॥ਗੁਰਕੈਸਬਦਿਰਾਤਾਸਹਜੇਮਾਤਾ
ਸਹਜੇਰਹਿਆਸਮਾਏ॥੬॥ਹਰਿਕਾਨਾਮੁਸਤਿਕਰਿਜਾਣੈਗੁਰਕੈਭਾਇਪਿਆਰੇ॥ਸਚੀ
ਵਡਿਆਈਗੁਰਤੇਪਾਈਸਚੈਨਾਇਪਿਆਰੇ॥ਏਕੋਸਚਾਸਭਮਹਿਵਰਤੈਵਿਰਲਾਕੋਵੀਚ
ਾਰੇ॥ਆਪੇਮੇਲਿਲਏਤਾਬਖਸੇਸਚੀਭਗਤਿਸਵਾਰੇ॥੭॥ਸਭੋਸਚੁਸਚੁਸਚੁਵਰਤੈਗੁਰਮੁ
ਖਿਕੋਈਜਾਣੈ॥ਜੰਮਣਮਰਣਾਹੁਕਮੋਵਰਤੈਗੁਰਮੁਖਿਆਪੁਪਛਾਣੈ॥ਨਾਮੁਧਿਆਏਤਾਸਤਿ
ਗੁਰਭਾਏਜੋਇਛੈਸੋਫਲੁਪਾਏ॥ਨਾਨਕਤਿਸਦਾਸਭੁਕਿਛੁਹੋਵੈਜਿਵਿਚਹੁਆਪੁਗਵਾਏ

॥੮॥੧॥ ਰਾਗੁਸੂਹੀਮਹਲਾ ੩ ॥ਕਾਇਆਕਾਮਣਿਅਤਿਸੁਆਲਿਉਪਿਰੁਵਸੈਜਿ
ਸੁਨਾਲੇ॥ਪਿਰੁਸਚੇਤੇ ਸਦਾਸੁਹਾਗਣਿਗੁਰਕਾਸਬਦੁਸਮਾਲੇ॥ਹਰਿਕੀਭਗਤਿਸਦਾਰੰ
ਗਿਰਾਤਾਹਉਮੈਵਿਚਹੁਜਾਲੇ॥੧॥ਵਾਹੁਵਾਹੁਪੂਰੇਗੁਰਕੀਬਾਣੀ॥ਪੂਰੇਗੁਰਤੇਉਪਜੀਸ
ਚਿਸਮਾਣੀ॥੧॥ਰਹਾਉ॥ਕਾਇਆਅੰਦਰਿਸਭੁਕਿਛੁਵਸੈਖੰਡਮੰਡਲਪਾਤਾਲਾ॥ਕਾ
ਇਆਅੰਦਰਿਜਗਜੀਵਨਦਾਤਾਵਸੈਸਭਨਾਕਰੇਪ੍ਰਤਿਪਾਲਾ॥ਕਾਇਆਕਾਮਣਿਸਦਾ
ਸੁਹੇਲੀਗੁਰਮੁਖਿਨਾਮੁਸਮਾਲਾ॥੨॥ਕਾਇਆਅੰਦਰਿਆਪੇਵਸੈਅਲਖੁਨਲਖਿ
ਆਜਾਈ॥ਮਨਮੁਖੁਮੁਗਧੁਬੂਝੈਨਾਹੀਬਾਹਰਿਭਾਲਣਿਜਾਈ॥ਸਤਿਗੁਰੁਸੇਵੇਸਦਾ
ਸੁਖੁਪਾਏਸਤਿਗੁਰਿਅਲਖੁਦਿਤਾਲਖਾਈ॥੩॥ਕਾਇਆਅੰਦਰਿਰਤਨਪਦਾਰਥਭਗ
ਤਿਭਰੇਭੰਡਾਰਾ॥ਇਸੁਕਾਇਆਅੰਦਰਿਨਉਖੰਡਪ੍ਰਿਥਮੀਹਾਟਪਟਣਬਾਜਾਰਾ॥ਇਸੁ
ਕਾਇਆਅੰਦਰਿਨਾਮੁਨਉਨਿਧਿਪਾਈਐਗੁਰਕੈਸਬਦਿਵੀਚਾਰਾ॥੪॥ਕਾਇਆਅੰ

ਦਰਿ ਤੋਲਿ ਤੋਲਾਵੈ ਆਪੇ ਤੋਲਣਹਾਰਾ ਇਹੁ ਮਨੁ ਰਤਨੁ ਜਵਾਹਰ ਮਾਣਕੁ ਤਿਸ ਕਾ ਮੋਲੁ ਅਫਾਰਾ ਮੋਲਿ ਕਿਤ ਹੀ ਨਾਮੁ ਪਾਈਐ ਨਾਹੀ ਨਾਮੁ ਪਾਈਐ ਗੁਰ ਬੀਚਾਰਾ ॥੫॥ ਗੁਰਮੁਖਿ ਹੋਵੈ ਸੁ ਕਾਇਆ ਖੋਜੈ ਹੋਰ ਸਭ ਭਰਮਿ ਭੁਲਾਈ ਜਿਸ ਨੋ ਦੇਇ ਸੋਈ ਜਨੁ ਪਾਵੈ ਹੋਰ ਕਿਆ ਕੋ ਕਰੇ ਚਤੁਰਾਈ ਕਾਇਆ ਅੰਦਰਿ ਭਉ ਭਾਉ ਵਸੈ ਗੁਰ ਪਰਸਾਦੀ ਪਾਈ ॥੬॥ ਕਾਇਆ ਅੰਦਰਿ ਬ੍ਰਹਮਾ ਬਿਸਨੁ ਮਹੇਸਾ ਸਭ ਓਪਤਿ ਜਿਤੁ ਸੰਸਾਰਾ ਸਚੈ ਆਪਣਾ ਖੇਲੁ ਰਚਾਇਆ ਆਵਾਗਉਣੁ ਪਾਸਾਰਾ ਪੂਰੈ ਸਤਿਗੁਰਿ ਆਪਿ ਦਿਖਾਇਆ ਸਚਿ ਨਾਮਿ ਨਿਸਤਾਰਾ ॥੭॥ ਸਾ ਕਾਇਆ ਜੋ ਸਤਿਗੁਰੁ ਸੇਵੈ ਸਚੈ ਆਪਿ ਸਵਾਰੀ ਵਿਣੁ ਨਾਵੈ ਦਰਿ ਢੋਈ ਨਾਹੀ ਤਾ ਜਮੁ ਕਰੇ ਖੁਆਰੀ ਨਾਨਕ ਸਚੁ ਵਡਿਆਈ ਪਾਏ ਜਿਸ ਨੋ ਹਰਿ ਕਿਰਪਾ ਧਾਰੀ ॥੮॥੨॥

ਰਾਗੁ ਸੂਹੀ ਮਹਲਾ ੩ ਘਰੁ ੧੦ ੴ ਸਤਿਗੁਰ ਪ੍ਰਸਾਦਿ ॥

ਦੁਨੀਆ ਨ ਸਾਲਾਹਿ ਜੋ ਮਰਿ ਵੰਞਸੀ ਲੋਕਾ ਨ ਸਾਲਾਹਿ ਜੋ ਮਰਿ ਖਾਕੁ ਥੀਈ ॥੧॥ ਵਾਹੁ ਮੇਰੇ ਸਾਹਿਬਾ ਵਾਹੁ ਗੁਰਮੁਖਿ ਸਦਾ ਸਲਾਹੀਐ ਸਚਾ ਵੇਪਰਵਾਹੁ ॥੧॥ ਰਹਾਉ ॥ ਦੁਨੀਆਦਾਰੀ ਦੋਸਤੀ ਮਨਮੁਖ ਦਝਿ ਮਰੰਨਿ ਜਮ ਪੁਰਿ ਬਧੇ ਮਾਰੀਅਹਿ ਵੇਲਾ ਨਾ ਲਾਹੰਨਿ ॥੨॥ ਗੁਰਮੁਖਿ ਜਨਮੁ ਸਕਾਰਥਾ ਸਚੈ ਸਬਦਿ ਲਗੰਨਿ ਆਤਮ ਰਾਮੁ ਪ੍ਰਗਾਸਿਆ ਸਹਜੇ ਸੁਖਿ ਰਹੰਨਿ ॥੩॥ ਗੁਰ ਕਾ ਸਬਦੁ ਵਿਸਾਰਿਆ ਦੂਜੈ ਭਾਇ ਰਚੰਨਿ ਤਿਸਨਾ ਭੁਖ ਨ ਉਤਰੈ ਅਨਦਿਨੁ ਜਲਤ ਫਿਰੰਨਿ ॥੪॥ ਦੁਸਟਾ ਨਾਲਿ ਦੋਸਤੀ ਨਾਲਿ ਸੰਤਾ ਵੈਰੁ ਕਰੰਨਿ ਆਪਿ ਡੁਬੇ ਕੁਟੰਬ ਸਿਉ ਸਗਲੇ ਕੁਲ ਡੋਬੰਨਿ ॥੫॥ ਨਿੰਦਾ ਭਲੀ ਕਿਸੈ ਕੀ ਨਾਹੀ ਮਨਮੁਖ ਮੁਗਧ ਕਰੰਨਿ ਮੁਹ ਕਾਲੇ ਤਿਨ ਨਿੰਦਕਾ ਨਰਕੇ ਘੋਰਿ ਪਵੰਨਿ ॥੬॥ ਏ ਮਨ ਜੈਸਾ ਸੇਵਹਿ ਤੈਸਾ ਹੋਵਹਿ ਤੇਹੇ ਕਰਮ ਕਮਾਇ ਆਪਿ ਬੀਜਿ ਆਪੇ ਹੀ ਖਾਵਣਾ ਕਹਣਾ ਕਿਛੂ ਨ ਜਾਇ ॥੭॥ ਮਹਾ ਪੁਰਖਾ ਕਾ ਬੋਲਣਾ ਹੋਵੈ ਕਿਤੈ ਪਰਥਾਇ ਓਇ ਅੰਮ੍ਰਿਤ ਭਰੇ ਭਰਪੂਰ ਹਹਿ ਓਨਾ ਤਿਲੁ ਨ ਤਮਾਇ ॥੮॥ ਗੁਣਕਾਰੀ ਗੁਣ ਸੰਘਰੈ ਅਵਰਾ ਉਪਦੇਸੇਨਿ ਸੇ ਵਡਭਾਗੀ ਜਿ ਓਨਾ ਮਿਲਿ ਰਹੇ ਅਨਦਿਨੁ ਨਾਮੁ ਲਏਨਿ ॥੯॥ ਦੇਸੀ ਰਿਜਕੁ ਸੰਬਾਹਿ ਜਿਨਿ ਉਪਾਈ ਮੇਦਨੀ ਏਕੋ ਹੈ ਦਾਤਾਰੁ ਸਚਾ ਆਪਿ ਧਣੀ ॥੧੦॥ ਸੋ ਸਚੁ ਤੇਰੈ ਨਾਲਿ ਹੈ ਗੁਰਮੁਖਿ

ਨਦਰਿ ਨਿਹਾਲਿ ਆਪੇ ਬਖਸੇ ਮੇਲਿ ਲਏ ਸੋ ਪ੍ਰਭੁ ਸਦਾ ਸਮਾਲਿ ॥੧੧॥ ਮਨੁ ਮੈਲਾ ਸਚੁ ਨਿਰਮਲਾ ਕਿਉ ਕਰਿ ਮਿਲਿਆ ਜਾਇ ਪ੍ਰਭੁ ਮੇਲੇ ਤਾ ਮਿਲਿ ਰਹੈ ਹਉਮੈ ਸਬਦਿ ਜਲਾਇ ॥੧੨॥ ਸੋ ਸਹੁ ਸਚਾ ਵੀਸਰੈ ਧ੍ਰਿਗੁ ਜੀਵਣੁ ਸੰਸਾਰਿ ਨਦਰਿ ਕਰੇ ਨਾ ਵੀਸਰੈ ਗੁਰਮਤੀ ਵੀਚਾਰਿ ॥੧੩॥ ਸਤਿਗੁਰੁ ਮੇਲੇ ਤਾ ਮਿਲਿ ਰਹਾ ਸਾਚੁ ਰਖਾ ਉਰ ਧਾਰਿ ਮਿਲਿਆ ਹੋਇ ਨ ਵੀਛੁੜੈ ਗੁਰ ਕੈ ਹੇਤਿ ਪਿਆਰਿ ॥੧੪॥ ਪਿਰੁ ਸਾਲਾਹੀ ਆਪਣਾ ਗੁਰ ਕੈ ਸਬਦਿ ਵੀਚਾਰਿ ਮਿਲਿ ਪ੍ਰੀਤਮ ਸੁਖੁ ਪਾਇਆ ਸੋਭਾਵੰਤੀ ਨਾਰਿ ॥੧੫॥ ਮਨਮੁਖ ਮਨੁ ਨ ਭਿਜਈ ਅਤਿ ਮੈਲੇ ਚਿਤਿ ਕਠੋਰ ਸਪੈ ਦੁਧੁ ਪੀਆਈਐ ਅੰਦਰਿ ਵਿਸੁ ਨਿਕੋਰ ॥੧੬॥ ਆਪਿ ਕਰੇ ਕਿਸੁ ਆਖੀਐ ਆਪੇ ਬਖਸਣਹਾਰੁ ਗੁਰ ਸਬਦੀ ਮੈਲੁ ਉਤਰੈ ਤਾ ਸਚੁ ਬਣਿਆ ਸੀਗਾਰੁ ॥੧੭॥ ਸਚਾ ਸਾਹੁ ਸਚੇ ਵਣਜਾਰੇ ਓਥੈ ਕੂੜੇ ਨਾ ਟਿਕੰਨਿ ਓਨਾ ਸਚੁ ਨ ਭਾਵਈ ਦੁਖ ਹੀ ਮਾਹਿ ਪਚੰਨਿ ॥੧੮॥ ਹਉਮੈ ਮੈਲਾ ਜਗੁ ਫਿਰੈ ਮਰਿ ਜੰਮੈ ਵਾਰੋ ਵਾਰ ਪਇਐ ਕਿਰਤਿ ਕਮਾਵਣਾ ਕੋਇ ਨ ਮੇਟਣਹਾਰ ॥੧੯॥ ਸੰਤਾ ਸੰਗਤਿ ਮਿਲਿ ਰਹੈ ਤਾ ਸਚਿ ਲਗੈ ਪਿਆਰੁ ਸਚੁ ਸਲਾਹੀ ਸਚੁ ਮਨਿ ਦਰਿ ਸਚੈ ਸਚਿਆਰੁ ॥੨੦॥ ਗੁਰ ਪੂਰੇ ਪੂਰੀ ਮਤਿ ਹੈ ਅਹਿਨਿਸਿ ਨਾਮੁ ਧਿਆਇ ਹਉਮੈ ਮੇਰਾ ਵਡ ਰੋਗੁ ਹੈ ਵਿਚਹੁ ਠਾਕਿ ਰਹਾਇ ॥੨੧॥ ਗੁਰੁ ਸਾਲਾਹੀ ਆਪਣਾ ਨਿਵਿ ਨਿਵਿ ਲਾਗਾ ਪਾਇ ਤਨੁ ਮਨੁ ਸਉਪੀ ਆਗੈ ਧਰੀ ਵਿਚਹੁ ਆਪੁ ਗਵਾਇ ॥੨੨॥ ਖਿੰਚੋਤਾਣਿ ਵਿਗੁਚੀਐ ਏਕਸੁ ਸਿਉ ਲਿਵ ਲਾਇ ਹਉਮੈ ਮੇਰਾ ਛਡਿ ਤੂ ਤਾ ਸਚਿ ਰਹੈ ਸਮਾਇ ॥੨੩॥ ਸਤਿਗੁਰ ਨੋ ਮਿਲੇ ਸਿ ਭਾਇਰਾ ਸਚੈ ਸਬਦਿ ਲਗੰਨਿ ਸਚਿ ਮਿਲੇ ਸੇ ਨ ਵਿਛੁੜਹਿ ਦਰਿ ਸਚੈ ਦਿਸੰਨਿ ॥੨੪॥ ਸੇ ਭਾਈ ਸੇ ਸਜਣਾ ਜੋ ਸਚਾ ਸੇਵੰਨਿ ਅਵਗਣ ਵਿਕਣਿ ਪਲ੍ਹਰਨਿ ਗੁਣ ਕੀ ਸਾਝ ਕਰੰਨਿ ॥੨੫॥ ਗੁਣ ਕੀ ਸਾਝ ਸੁਖੁ ਊਪਜੈ ਸਚੀ ਭਗਤਿ ਕਰੇਨਿ ਸਚੁ ਵਣੰਜਹਿ ਗੁਰ ਸਬਦ ਸਿਉ ਲਾਹਾ ਨਾਮੁ ਲਏਨਿ ॥੨੬॥ ਸੁਇਨਾ ਰੁਪਾ ਪਾਪ ਕਰਿ ਕਰਿ ਸੰਚੀਐ ਚਲੈ ਨ ਚਲਦਿਆ ਨਾਲਿ ਵਿਣੁ ਨਾਵੈ ਨਾਲਿ ਨ ਚਲਸੀ ਸਭ ਮੁਠੀ ਜਮਕਾਲਿ ॥੨੭॥ ਮਨ ਕਾ ਤੋਸਾ ਹਰਿ ਨਾਮੁ ਹੈ ਹਿਰਦੈ ਰਖਹੁ ਸਮ੍ਹਾਲਿ ਏਹੁ ਖਰਚੁ ਅਖੁਟੁ ਹੈ ਗੁਰਮੁਖਿ ਨਿਬਹੈ ਨਾਲਿ ॥੨੮॥ ਏ ਮਨ ਮੂਲਹੁ ਭੁਲਿਆ ਜਾਸਹਿ ਪਤਿ ਗਵਾਇ ਇਹੁ ਜਗਤੁ ਮੋਹਿ ਦੂਜੈ ਵਿ

ਆਪਿਆਗੁਰਮਤੀਜਸੁਧਿਆਈਐ॥੨॥ਹਰਿਕੀਕੀਮਤਿਨਾਪਵੈਹਰਿਜਸੁਲਿਖ
ਣੁਨਜਾਈ॥ਗੁਰਕੈਸਬਦਿਮਨੁਤਨੁਰਪੈਹਰਿਸਿਉਰਹੈਸਮਾਇ॥੩॥ਸੋਸਹੁਮੇਰਾਰੰ
ਗੁਲਾਰੰਗੇਸਹਜਿਸੁਭਾਇ॥ਕਾਮਣਿਰੰਗੁਤਾਚੜੈਜਾਪਿਰਕੈਅੰਕਿਸਮਾਇ॥੪॥
ਚਿਰੀਵਿਛੁੰਨੇਭੀਮਿਲਨਿਜੋਸਤਿਗੁਰੁਸੇਵੰਨਿ॥ਅੰਤਰਿਨਵਨਿਧਿਨਾਮੁਹੈਖਾਨਿਖ
ਰਚਨਿਨਨਿਖੁਟਈਹਰਿਗੁਣਸਹਜਿਰਵੰਨਿ॥੩੨॥ਨਾਓਇਜਨਮਹਿਨਾਮਰਹਿਨਾ
ਓਇਦੁਖਸਹੰਨਿ॥ਗੁਰਿਰਾਖੇਸੇਉਬਰੇਹਰਿਸਿਉਕੇਲਕਰੰਨਿ॥੩੩॥ਸਜਣਮਿਲੇ
ਨਵਿਛੁੜਹਿਜਿਅਨਦਿਨੁਮਿਲੇਰਹੰਨਿ॥ਇਸੁਜਗਮਹਿਵਿਰਲੇਜਾਣੀਅਹਿਨਾਨਕ
ਸਚੁਲਹੰਨਿ॥੩੪॥੧॥੩॥ਸੂਹੀਮਹਲਾ੩ ॥ਹਰਿਜੀਉਸੂਖਮੁਅਗਮੁਹੈ
ਕਿਤੁਬਿਧਿਮਿਲਿਆਜਾਇ॥ਗੁਰਕੈਸਬਦਿਭ੍ਰਮੁਕਟੀਐਅਚਿੰਤੁਵਸੈਮਨਿਆਇ
॥੧॥ਗੁਰਮੁਖਿਹਰਿਹਰਿਨਾਮੁਜਪੰਨਿ॥ਹਉਤਿਨਕੈਬਲਿਹਾਰਣੈਮਨਿਹਰਿਗੁਣਸਦ
ਰਵੰਨਿ॥੧॥ਰਹਾਉ॥ਗੁਰੁਸਰਵਰੁਮਾਨਸਰੋਵਰੁਹੈਵਡਭਾਗੀਪੁਰਖਲਹੰਨਿ॥ਸੇਵਕ
ਗੁਰਮੁਖਿਖੋਜਿਆਸੇਹੰਸੁਲੇਨਾਮੁਲਹੰਨਿ॥੨॥ਨਾਮੁਧਿਆਇਨਿਰੰਗਸਿਉਗੁਰਮੁ
ਖਿਨਾਮਿਲਗੰਨਿ॥ਧੁਰਿਪੂਰਬਿਹੋਵੈਲਿਖਿਆਗੁਰਭਾਣਾਮੰਨਿਲਏਨਿ॥੩॥ਵ
ਡਭਾਗੀਘਰੁਖੋਜਿਆਪਾਇਆਨਾਮੁਨਿਧਾਨੁ॥ਗੁਰਿਪੂਰੈਵੇਖਾਲਿਆਪ੍ਰਭੁਆਤਮ
ਰਾਮੁਪਛਾਨੁ॥੪॥ਸਭਨਾਕਾਪ੍ਰਭੁਏਕੁਹੈਦੂਜਾਅਵਰੁਨਕੋਇ॥ਗੁਰਪਰਸਾਦੀਮਨਿਵ
ਸੈਤਿਤੁਘਟਿਪਰਗਟੁਹੋਇ॥੫॥ਸਭੁਅੰਤਰਜਾਮੀਬ੍ਰਹਮੁਹੈਬ੍ਰਹਮੁਵਸੈਸਭਥਾ
ਇ॥ਮੰਦਾਕਿਸਨੋਆਖੀਐਸਬਦਿਵੇਖਹੁਲਿਵਲਾਇ॥੬॥ਬੁਰਾਭਲਾਤਿਚਰੁ
ਆਖਦਾਜਿਚਰੁਹੈਦੁਹੁਮਾਹਿ॥ਗੁਰਮੁਖਿਏਕੋਬੁਝਿਆਏਕਸੁਮਾਹਿਸਮਾਇ॥੭॥
ਸੇਵਾਸਾਪ੍ਰਭਭਾਵਸੀਜੋਪ੍ਰਭੁਪਾਏਥਾਇ॥ਜਨਨਾਨਕਹਰਿਆਰਾਧਿਆਗੁਰਚਰ
ਣੀਚਿਤੁਲਾਇ॥੮॥੨॥੪॥੯॥
ਰਾਗੁਸੂਹੀਮਹਲਾ੪ ਅਸਟਪਦੀਆ॥ ਘਰੁ੨ ੧ੴਸਤਿਗੁਰਪ੍ਰਸਾਦਿ॥
ਕੋਈਆਣਿਮਿਲਾਵੈਮੇਰਾਪ੍ਰੀਤਮੁਪਿਆਰਾਹਉਤਿਸੁਪਹਿਆਪੁਵੇਚਾਈ॥੧॥ਦਰ
ਸਨਹਰਿਦੇਖਣਿਕੈਤਾਈ॥ਕ੍ਰਿਪਾਕਰਹਿਤਾਸਤਿਗੁਰੁਮੇਲਹਿਹਰਿਹਰਿਨਾਮੁਧਿਆ

ਈ॥੧॥ਰਹਾਉ॥ਜੇਸੁਖੁਦੇਹਿਤਤੁਝਹਿਅਰਾਧੀਦੁਖਿਭੀਤੁਝੈਧਿਆਈ॥੨॥ਜੇਭੁ
ਖਦੇਹਿਤਾਇਤਹੀਰਾਜਾਦੁਖਵਿਚਿਸੁਖੁਮਨਾਈ॥੩॥ਤਨੁਮਨੁਕਾਟਿਕਾਟਿਸਭੁਅਰ
ਪੀਵਿਚਿਅਗਨੀਆਪੁਜਲਾਈ॥੪॥ਪਖਾਫੇਰੀਪਾਣੀਢੋਵਾਜੋਦੇਵਹਿਸੋਖਾਈ॥
੫॥ਨਾਨਕੁਗਰੀਬੁਢਹਿਪਇਆਦੁਆਰੈਹਰਿਮੇਲਿਲੈਹੁਵਡਿਆਈ॥੬॥ਅ
ਖੀਕਾਢਿਧਰੀਚਰਣਾਤਲਿਸਭਧਰਤੀਫਿਰਿਮਤਪਾਈ॥੭॥ਜੇਪਾਸਿਬਹਾਲ
ਹਿਤਾਤੁਝਹਿਅਰਾਧੀਜੇਮਾਰਿਕਢਹਿਭੀਧਿਆਈ॥੮॥ਜੇਲੋਕੁਸਲਾਹੇਤਾਤੇਰੀ
ਉਪਮਾਜੇਨਿੰਦੈਤਛੋਡਿਨਜਾਈ॥੯॥ਜੇਤੁਧੁਵਲਿਰਹੈਤਾਕੋਈਕਿਹੁਆਖਉਤੁਧੁ
ਵਿਸਰਿਐਮਰਿਜਾਈ॥੧੦॥ਵਾਰਿਵਾਰਿਜਾਈਗੁਰਊਪਰਿਪੈਪੈਰੀਸੰਤਮਨਾਈ॥
੧੧॥ਨਾਨਕੁਵਿਚਾਰਾਭਇਆਦਿਵਾਨਾਹਰਿਤਉਦਰਸਨਕੈਤਾਈ॥੧੨॥ਝਖੜੁ
ਝਾਗੀਮੀਹੁਵਰਸੈਭੀਗੁਰੁਦੇਖਣਜਾਈ॥੧੩॥ਸਮੁੰਦੁਸਾਗਰੁਹੋਵੈਬਹੁਖਾਰਾਗੁਰਸਿ
ਖੁਲੰਘਿਗੁਰਪਹਿਜਾਈ॥੧੪॥ਜਿਉਪ੍ਰਾਣੀਜਲਬਿਨੁਹੈਮਰਤਾਤਿਉਸਿਖੁਗੁ
ਰਬਿਨੁਮਰਿਜਾਈ॥੧੫॥ਜਿਉਧਰਤੀਸੋਭਕਰੇਜਲੁਬਰਸੈਤਿਉਸਿਖੁਗੁਰਮਿ
ਲਿਬਿਗਸਾਈ॥੧੬॥ਸੇਵਕਕਾਹੋਇਸੇਵਕੁਵਰਤਾਕਰਿਕਰਿਬਿਨਉਬੁਲਾ
ਈ॥੧੭॥ਨਾਨਕਕੀਬੇਨੰਤੀਹਰਿਪਹਿਗੁਰਮਿਲਿਗੁਰਸੁਖੁਪਾਈ॥੧੮॥ਤੂਆਪੇਗੁਰੁਚੇ
ਲਾਹੈਆਪੇਗੁਰਵਿਚੁਦੇਤੁਝਹਿਧਿਆਈ॥੧੯॥ਜੋਤੁਧੁਸੇਵਹਿਸੁਤੂਹੈਹੋਵਹਿਤੁਧੁਸੇ
ਵਕਪੈਜਰਖਾਈ॥੨੦॥ਭੰਡਾਰਭਰੇਭਗਤੀਹਰਿਤੇਰੇਜਿਸੁਭਾਵੈਤਿਸੁਦੇਵਾਈ॥੨੧॥
ਜਿਸੁਤੂਦੇਹਿਸੋਈਜਨੁਪਾਏਹੋਰਨਿਹਫਲਸਭਚਤੁਰਾਈ॥੨੨॥ਸਿਮਰਿਸਿਮਰਿਸਿ
ਮਰਿਗੁਰੁਅਪਨਾਸੋਇਆਮਨੁਜਾਗਾਈ॥੨੩॥ਇਕੁਦਾਨੁਮੰਗੈਨਾਨਕੁਵੇਚਾਰਾਹਰਿ
ਦਾਸਨਿਦਾਸੁਕਰਾਈ॥੨੪॥ਜੇਗੁਰੁਝਿੜਕੇਤਮੀਠਾਲਾਗੈਜੇਬਖਸੇਤਗੁਰਵਡਿਆ
ਈ॥੨੫॥ਗੁਰਮੁਖਿਬੋਲਹਿਸੋਥਾਇਪਾਏਮਨਮੁਖਿਕਿਛੁਥਾਇਨਪਾਈ॥੨੬॥ਪਾਲਾ
ਕਕਰੁਵਰਫਵਰਸੈਗੁਰ ਸਿਖੁਗੁਰਦੇਖਣਜਾਈ॥੨੭॥ਸਭੁਦਿਨਸੁਰੈਣਿਦੇਖਉ
ਗੁਰੁਅਪਨਾਵਿਚਿਅਖੀਗੁਰਪੈਰਧਰਾਈ॥੨੮॥ਅਨੇਕਉਪਾਵਕਰੀਗੁਰਕਾਰਣਿਗੁ
ਰਭਾਵੈਸੋਥਾਇਪਾਈ॥੨੯॥ਰੈਣਿਦਿਨਸੁਗੁਰਚਰਣਅਰਾਧੀਦਇਆਕਰਹੁਮੇਰੇ

ਸਾਈ॥੩॥ਨਾਨਕਕਾਜੀਉਪਿੰਡੁਗੁਰੂਹੈਗੁਰਿਮਿਲਿਤ੍ਰਿਪਤਿਅਘਾਈ॥੩॥੧॥ਨਾਨਕ
ਕਾਪ੍ਰਭੁਪੂਰਿਰਹਿਓਹੈਜਤਕਤਤਤਗੋਸਾਈ॥੩॥੨॥

ਰਾਗੁਸੂਹੀਮਹਲਾ੪ ਘਰੁ੧੦ ਅਸਟਪਦੀਆ ੧ੴ ਸਤਿਗੁਰਪ੍ਰਸਾਦਿ॥

ਅੰਦਰਿਸਚਾਨੇਹੁਲਾਇਆਪ੍ਰੀਤਮਆਪਣੈ॥ਤਨੁਮਨੁਹੋਇਨਿਹਾਲੁਜਾਗੁਰਦੇਖਾਸਾ
ਮਣੇ॥੧॥ਮੈਹਰਿਹਰਿਨਾਮੁਵਿਸਾਹੁ॥ਗੁਰਪੂਰੇਤੇਪਾਇਆਅੰਮ੍ਰਿਤੁਅਗਮਅਥਾਹੁ
॥੧॥ਰਹਾਉ॥ਹਉਸਤਿਗੁਰੁਵੇਖਿਵਿਗਸੀਆਹਰਿਨਾਮੇਲਗਾਪਿਆਰੁ॥ਕਿਰਪਾਕਰਿਕੈ
ਮੇਲਿਅਨੁਪਾਇਆਮੋਖਦੁਆਰੁ॥੨॥ਸਤਿਗੁਰੁਬਿਰਹੀਨਾਮਕਾਜੇਮਿਲੈਤਤਨੁਮਨੁਦੇ
ਉ॥ਜੇਪੂਰਬਿਹੋਵੈਲਿਖਿਆਤਾਅੰਮ੍ਰਿਤੁਸਹਜਿਪੀਏਉ॥੩॥ਸੁਤਿਆਗੁਰੁਸਾਲਾਹੀ
ਐਉਠਦਿਆਭੀਗੁਰੁਆਲਾਉ॥ਕੋਈਐਸਾਗੁਰਮੁਖਿਜੇਮਿਲੈਹਉਤਾਕੇਧੋਵਾਪਾਉ॥
੪॥ਕੋਈਐਸਾਸਜਣੁਲੋੜਿਲਹੁਮੈਪ੍ਰੀਤਮੁਦੇਇਮਿਲਾਇ॥ਸਤਿਗੁਰਿਮਿਲਿਐਹਰਿ
ਪਾਇਆਮਿਲਿਆਸਹਜਿਸੁਭਾਇ॥੫॥ਸਤਿਗੁਰੁਸਾਗਰੁਗੁਣਨਾਮਕਾਮੈਤਿਸੁਦੇਖ
ਣਕਾਚਾਉ॥ਹਉਤਿਸੁਬਿਨੁਘੜੀਨਜੀਵਊਬਿਨੁਦੇਖੇਮਰਿਜਾਉ॥੬॥ਜਿਉਮਛੁਲੀ
ਵਿਣੁਪਾਣੀਐਰਹੈਨਕਿਤੈਉਪਾਇ॥ਤਿਉਹਰਿਬਿਨੁਸੰਤੁਨਜੀਵਈਬਿਨੁਹਰਿਨਾਮੈਮਰਿ
ਜਾਇ॥੭॥ਮੈਸਤਿਗੁਰਸੇਤੀਪਿਰਹੜੀਕਿਉਗੁਰਬਿਨੁਜੀਵਾਮਾਉ॥ਮੈਗੁਰਬਾਣੀਆ
ਧਾਰੁਹੈਗੁਰਬਾਣੀਲਾਗਿਰਹਾਉ॥੮॥ਹਰਿਹਰਿਨਾਮੁਰਤੰਨੁਹੈਗੁਰੁਤੁਠਾਦੇਵੈਮਾਇ॥ਮੈ
ਧਰਸਚੇਨਾਮਕੀਹਰਿਨਾਮਿਰਹਾਲਿਵਲਾਇ॥੯॥ਗੁਰਗਿਆਨੁਪਦਾਰਥੁਨਾਮੁਹੈਹਰਿਨਾ
ਮੋਦੇਇਦ੍ਰਿੜਾਇ॥ਜਿਸੁਪਰਾਪਤਿਸੋਲਹੈਗੁਰਚਰਣੀਲਾਗੈਆਇ॥੧੦॥ਅਕਥਕਹਾ
ਣੀਪ੍ਰੇਮਕੀਕੋਪ੍ਰੀਤਮੁਆਖੈਆਇ॥ਤਿਸੁਦੇਵਾਮਨੁਆਪਣਾਨਿਵਿਨਿਵਿਲਾਗਾਪਾਇ
॥੧੧॥ਸਜਣੁਮੇਰਾਏਕੁਤੂੰਕਰਤਾਪੁਰਖੁਸੁਜਾਣੁ॥ਸਤਿਗੁਰਿਮੀਤਿਮਿਲਾਇਆਮੈਸਦਾ
ਦਾਤੇਰਾਤਾਣੁ॥੧੨॥ਸਤਿਗੁਰੁਮੇਰਾਸਦਾਸਦਾਨਾਆਵੈਨਾਜਾਇ॥ਓਹੁਅਬਿਨਾਸੀਪੁਰ
ਖੁਹੈਸਭਿਮਹਿਰਹਿਆਸਮਾਇ॥੧੩॥ਰਾਮਨਾਮਧਨੁਸੰਚਿਆਸਾਬਤੁਪੂੰਜੀਰਾਸਿ॥ਨਾਨਕ
ਦਰਗਹਿਮੰਨਿਆਗੁਰਪੂਰੇਸਾਬਾਸਿ॥੧੪॥੧॥੨॥੧੧॥

ਰਾਗੁਸੂਹੀਅਸਟਪਦੀਆਮਹਲਾ੫ ਘਰੁ੧ ੧ੴ ਸਤਿਗੁਰਪ੍ਰਸਾਦਿ॥

ਉਰਝਿਰਹਿਓਬਿਖਿਆਕੈਸੰਗਾ॥ਮਨਹਿਬਿਆਪਤਅਨਿਕਤਰੰਗਾ॥੧॥ਮੇਰੇਮਨਅਗ
ਮਅਗੋਚਰ॥ਕਤਪਾਈਐਪੂਰਨਪਰਮੇਸਰ॥੧॥ਰਹਾਉ॥ਮੋਹਮਗਨਮਹਿਰਹਿਆਬਿਆ
ਪੇ॥ਅਤਿਤ੍ਰਿਸਨਾਕਬਹੂਨਹੀਧ੍ਰਾਪੇ॥੨॥ਬਸਇਕਰੋਧੁਸਰੀਰਿਚੰਡਾਰਾ॥ਅਗਿਆਨਿਨਸੂ
ਝੈਮਹਾਗੁਬਾਰਾ॥੩॥ਭ੍ਰਮਤਬਿਆਪਤਜਰੇਕਿਵਾਰਾ॥ਜਾਣੁਨਪਾਈਐਪ੍ਰਭਦਰਬਾਰਾ॥
੪॥ਆਸਾਅੰਦੇਸਾਬੰਧਿਪਰਾਨਾ॥ਮਹਲੁਨਪਾਵੈਫਿਰਤਬਿਗਾਨਾ॥੫॥ਸਗਲਬਿਆ
ਧਿਕੈਵਸਿਕਰਿਦੀਨਾ॥ਫਿਰਤਪਿਆਸਜਿਉਜਲਬਿਨੁਮੀਨਾ॥੬॥ਕਛੂਸਿਆਨਪਉ
ਕਤਿਨਮੋਰੀ॥ਏਕਆਸਠਾਕੁਰਪ੍ਰਭਤੋਰੀ॥੭॥ਕਰਉਬੇਨਤੀਸੰਤਨਪਾਸੇ॥ਮੇਲਿਲੈਹੁ
ਨਾਨਕਅਰਦਾਸੇ॥੮॥ਭਇਓਕ੍ਰਿਪਾਲੁਸਾਧਸੰਗੁਪਾਇਆ॥ਨਾਨਕਤ੍ਰਿਪਤੇਪੂਰਾਪਾ
ਇਆ॥੧॥ਰਹਾਉਦੂਜਾ॥੧॥

ਰਾਗੁਸੂਹੀਮਹਲਾ੫ ਘਰੁ੩ ੧ੴ ਸਤਿਗੁਰਪ੍ਰਸਾਦਿ॥

ਮਿਥਨਮੋਹਅਗਨਿਸੋਕਸਾਗਰ॥ਕਰਿਕਿਰਪਾਉਧਰੁਹਰਿਨਾਗਰ॥੧॥ਚਰਣਕਮਲ
ਸਰਣਾਇਨਰਾਇਣ॥ਦੀਨਾਨਾਥਭਗਤਪਰਾਇਣ॥੧॥ਰਹਾਉ॥ਅਨਾਥਾਨਾਥਭਗਤ
ਭੈਮੇਟਨ॥ਸਾਧਸੰਗਿਜਮਦੂਤਨਭੇਟਨ॥੨॥ਜੀਵਨਰੂਪਅਨੂਪਦਇਆਲਾ॥ਰਵਣ
ਗੁਣਾਕਟੀਐਜਮਜਾਲਾ॥੩॥ਅੰਮ੍ਰਿਤਨਾਮੁਰਸਨਨਿਤਜਾਪੈ॥ਰੋਗਰੂਪਮਾਇਆਨ
ਬਿਆਪੈ॥੪॥ਜਪਿਗੋਬਿੰਦਸੰਗੀਸਭਿਤਾਰੇ॥ਪੋਹਤਨਾਹੀਪੰਚਬਟਵਾਰੇ॥੫॥ਮਨ
ਬਚਕ੍ਰਮਪ੍ਰਭੁਏਕੁਧਿਆਏ॥ਸਰਬਫਲਾਸੋਈਜਨੁਪਾਏ॥੬॥ਧਾਰਿਅਨੁਗ੍ਰਹੁਅਪਨ
ਪ੍ਰਭਿਕੀਨਾ॥ਕੇਵਲਨਾਮੁਭਗਤਿਰਸੁਦੀਨਾ॥੭॥ਆਦਿਮਧਿਅੰਤਿਪ੍ਰਭੁਸੋਈ॥ਨਾਨ
ਕਤਿਸੁਬਿਨੁਅਵਰੁਨਕੋਈ॥੮॥੧॥੨॥

ਰਾਗੁਸੂਹੀਮਹਲਾ੫ ਘਰੁ੯ ਅਸਟਪਦੀਆ ੧ੴ ਸਤਿਗੁਰਪ੍ਰਸਾਦਿ॥

ਜਿਨਡਿਠਿਆਮਨੁਰਹਸੀਐਕਿਉਪਾਈਐਤਿਨਸੰਗੁਜੀਉ॥ਸੰਤਸਜਨਮਨਮਿਤ੍ਰਸੇ
ਲਾਇਨਿਪ੍ਰਭਸਿਉਰੰਗੁਜੀਉ॥ਤਿਨਸਿਉਪ੍ਰੀਤਿਨਤੁਟਈਕਬਹੁਨਹੋਵੈਭੰਗੁਜੀਉ॥੧॥
ਪਾਰਬ੍ਰਹਮਪ੍ਰਭਕਰਿਦਇਆਗੁਣਗਾਵਾਤੇਰੇਨਿਤਜੀਉ॥ਆਇਮਿਲਹੁਸੰਤਸਜ

ਣਨਾਮੁਜਪਹੁਮਨਮਿਤਜੀਉ॥੧॥ਰਹਾਉ॥ਦੇਖੈਸੁਣੈਨਜਾਣਈਮਾਇਆ
ਮੋਹਿਆਅੰਧੁਜੀਉ॥ਕਾਚੀਦੇਹਾਵਿਣਸਣੀਕੂੜੁਕਮਾਵੈਧੰਧੁਜੀਉ॥ਨਾਮੁਧਿਆਵ
ਹਿਸੇਜਿਣਿਚਲੇਗੁਰਪੂਰੈਸਨਬੰਧੁਜੀਉ॥੨॥ਹੁਕਮੇਜੁਗਮਹਿਆਇਆਚਲਣੁਹੁ
ਕਮਿਸੰਜੋਗਿਜੀਉ॥ਹੁਕਮੇਪਰਪੰਚੁਪਸਰਿਆਹੁਕਮਿਕਰੇਰਸਭੋਗਜੀਉ॥ਜਿਸਨੋਕ
ਤਾਵਿਸਰੈਤਿਸਹਿਵਿਛੋੜਾਸੋਗੁਜੀਉ॥੩॥ਆਪਨੜੇਪ੍ਰਭਭਾਣਿਆਦਰਗਹਪੈਧਾਜਾ
ਜੀਉ॥ਐਥੈਸੁਖੁਮੁਖੁਉਜਲਾਇਕੋਨਾਮੁਧਿਆਇਜੀਉ॥ਆਦਰੁਦਿਤਾਪਾਰਬ੍ਰਹਮਿਗੁ
ਸੇਵਿਆਸਤਭਾਇਜੀਉ॥੪॥ਥਾਨਥਨੰਤਰਿਰਵਿਰਹਿਆਸਰਬਜੀਆਪ੍ਰਤਿਪਾਲ
ਉ॥ਸਚੁਖਜਾਨਾਸੰਚਿਆਏਕੁਨਾਮੁਧਨੁਮਾਲਜੀਉ॥ਮਨਤੇਕਬਹੁਨਵੀਸਰੈਜਾਆਪੇਹੋ
ਦਇਆਲਜੀਉ॥੫॥ਆਵਣੁਜਾਣਾਰਹਿਗਏਮਨਿਵੁਠਾਨਿਰੰਕਾਰੁਜੀਉ॥ਤਾਕਾਅੰ
ਤੁਨਪਾਈਐਊਚਾਅਗਮਅਪਾਰੁਜੀਉ॥ਜਿਸੁਪ੍ਰਭੁਅਪਣਾਵਿਸਰੈਸੋਮਰਿਜੰਮੈਲ
ਖਵਾਰਜੀਉ॥੬॥ਸਾਚੁਨੇਹੁਤਿਨਪ੍ਰੀਤਮਾਜਿਨਮਨਿਵੁਠਾਆਪਿਜੀਉ॥ਗੁਣਸਾਝੀ
ਤਿਨਸੰਗਿਬਸੇਆਠਪਹਰਪ੍ਰਭਜਾਪਿਜੀਉ॥ਰੰਗਿਰਤੇਪਰਮੇਸਰੈਬਿਨਸੇਸਗਲਸੰਤਾ
ਪਜੀਉ॥੭॥ਤੂੰਕਰਤਾਤੂੰਕਰਣਹਾਰੁਤੂਹੈਏਕੁਅਨੇਕਜੀਉ॥ਤੂਸਮਰਥੁਤੂਸਰਬਮੈਤੂਹੈ
ਬੁਧਿਬਿਬੇਕਜੀਉ॥ਨਾਨਕਨਾਮੁਸਦਾਜਪੀਭਗਤਜਨਾਕੀਟੇਕਜੀਉ॥੮॥੧॥੩॥

ਰਾਗੁਸੂਹੀਮਹਲਾ੫ ਘਰੁ੧੦ ਕਾਫੀ॥ ਅਸਟਪਦੀਆ॥ ੴਸਤਿਗੁਰਪ੍ਰਸਾਦਿ॥

ਜੇਭੁਲੀਜੇਚੁਕੀਸਾਈਭੀਤਹਿੰਜੀਕਾਢੀਆ॥ਜਿਨ੍ਹਾਨੇਹੁਦੂਜਾਣੇਲਗਾਝੂਰਿਮਰਹੁਸੇ
ਵਾਢੀਆ॥੧॥ਹਉਨਾਛੋਡਉਕੰਤਪਾਸਰਾ॥ਸਦਾਰੰਗੀਲਾਲਾਲੁਪਿਆਰਾਏਹੁਮਹਿੰ
ਜਾਆਸਰਾ॥੧॥ਰਹਾਉ॥ਸਜਣੁਤੂਹੈਸੈਣੁਤੂਮੈਤੁਝਉਪਰਿਬਹੁਮਾਣੀਆ॥ਜਾਤੂਅੰ
ਦਰਿਤਾਸੁਖੇਤੂੰਨਿਮਾਣੀਮਾਣੀਆ॥੨॥ਜੇਤੂਤੁਠਾਕ੍ਰਿਪਾਨਿਧਾਨਨਾਦੂਜਾਵੇਖਾਲਿ॥ਏਹਾ
ਪਾਈਮੂਦਾਤੜੀਨਿਤਹਿਰਦੈਰਖਾਸਮਾਲਿ॥੩॥ਪਾਵਜੁਲਾਈਪੰਧਤਉਨੈਣੀਦ
ਦਿਖਾਲਿ॥ਸ੍ਰਵਣੀਸੁਣੀਕਹਾਣੀਆਜੇਗੁਰੁਥੀਵੈਕਿਰਪਾਲਿ॥੪॥ਕਿਤੀਲਖਕਰੋੜਿ
ਪਿਰੀਏਰੋਮਨਪੁਜਨਿਤੇਰਿਆ॥ਤੂਸਾਹੀਹੂਸਾਹੁਹਉਕਹਿਨਸਕਾਗੁਣਤੇਰਿਆ

॥੫॥ਸਹੀਆਤੂਅਸੰਖਮੰਞਹੁਹਭਿਵਧਾਣੀਆ॥ਹਿਕਭੋਰੀਨਦਰਿਨਿਹਾਲਿਦੇਹਿਦਰ
ਸੁਰੰਗੁਮਾਣੀਆ॥੬॥ਜੈਡਿਠੇਮਨੁਧੀਰੀਐਕਿਲਵਿਖਵੰਞਨਿਦੂਰੇ॥ਸੋਕਿਉਵਿਸਰੈ
ਮਾਉਮੈਜੋਰਹਿਆਭਰਪੂਰੇ॥੭॥ਹੋਇਨਿਮਾਣੀਢਹਿਪਈਮਿਲਿਆਸਹਜਿਸੁਭਾਇ॥
ਪੂਰਬਿਲਿਖਿਆਪਾਇਆਨਾਨਕਸੰਤਸਹਾਇ॥੮॥੧॥੪॥ਸੂਹੀਮਹਲਾ੫
॥ਸਿਮ੍ਰਿਤਿਬੇਦਪੁਰਾਣਪੁਕਾਰਨਿਪੋਥੀਆ॥ਨਾਮਬਿਨਾਸਭਿਕੂੜੁਗਾਲ੍ਹੀਹੋਛੀਆ
॥੧॥ਨਾਮੁਨਿਧਾਨੁਅਪਾਰੁਭਗਤਾਮਨਿਵਸੈ॥ਜਨਮਮਰਣਮੋਹੁਦੁਖੁਸਾਧੂਸੰਗਿਨਸੈ॥੧॥
ਰਹਾਉ॥ਮੋਹਿਬਾਦਿਅਹੰਕਾਰਿਸਰਪਰਰੁੰਨਿਆ॥ਸੁਖੁਨਪਾਇਨਿਮੂਲਿਨਾਮਵਿਛੁੰਨਿ
ਆ॥੨॥ਮੇਰੀਮੇਰੀਧਾਰਿਬੰਧਨਿਬੰਧਿਆ॥ਨਰਕਿਸੁਰਗਿਅਵਤਾਰਮਾਇਆਧੰਧਿ
ਆ॥੩॥ਸੋਧਤਸੋਧਤਸੋਧਿਤਤੁਬੀਚਾਰਿਆ॥ਨਾਮਬਿਨਾਸੁਖੁਨਾਹਿਸਰਪਰਹਾਰਿ
ਆ॥੪॥ਆਵਹਿਜਾਹਿਅਨੇਕਮਰਿਮਰਿਜਨਮਤੇ॥ਬਿਨੁਬੂਝੇਸਭੁਵਾਦਿਜੋਨੀਭਰ
ਮਤੇ॥੫॥ਜਿਨਕਉਭਏਦਇਆਲਤਿਨਸਾਧੂਸੰਗੁਭਇਆ॥ਅੰਮ੍ਰਿਤੁਹਰਿਕਾਨਾਮੁ
ਤਿਨੀਜਨੀਜਪਿਲਇਆ॥੬॥ਖੋਜਹਿਕੋਟਿਅਸੰਖਬਹੁਤੁਅਨੰਤਕੇ॥ਜਿਸੁਬੁਝਾ
ਏਆਪਿਨੇੜਾਤਿਸੁਹੇ॥੭॥ਵਿਸਰੁਨਾਹੀਦਾਤਾਰਆਪਣਾਨਾਮੁਦੇਹੁ॥ਗੁਣਗਾਵਾਦਿ
ਨੁਰਾਤਿਨਾਨਕਚਾਉਏਹੁ॥੮॥੨॥੫॥੧੬॥

ਰਾਗੁਸੂਹੀਮਹਲਾ੧ ਕੁਚਜੀ॥ ੴਸਤਿਗੁਰਪ੍ਰਸਾਦਿ॥

ਮੰਞੁਕੁਚਜੀਅੰਮਾਵਣਿਡੋਸੜੇਹਉਕਿਉਸਹੁਰਾਵਣਿਜਾਉਜੀਉ॥ਇਕਦੂਇਕਿਚ
ੜੰਦੀਆਕਉਣੁਜਾਣੈਮੇਰਾਨਾਉਜੀਉ॥ਜਿਨੀਸਖੀਸਹੁਰਾਵਿਆਸੇਅੰਬੀਛਾਵੜੀ
ਏਹਿਜੀਉ॥ਸੇਗੁਣਮੰਞੁਨਆਵਨੀਹਉਕੈਜੀਦੋਸਧਰੇਉਜੀਉ॥ਕਿਆਗੁਣਤੇਰੇਵਿ
ਥਰਾਹਉਕਿਆਕਿਆਘਿਨਾਤੇਰਾਨਾਉਜੀਉ॥ਇਕਤੁਟੋਲਿਨਅੰਬੜਾਹਉਸਦਕੁਰ
ਬਾਣੈਤੇਰੈਜਾਉਜੀਉ॥ਸੁਇਨਾਰੁਪਾਰੰਗੁਲਾਮੋਤੀਤੈਮਾਣਿਕੁਜੀਉ॥ਸੇਵਸਤੂਸਹਿਦਿ
ਤੀਆਮੈਤਿਨਸਿਉਲਾਇਆਚਿਤੁਜੀਉ॥ਮੰਦਰਮਿਟੀਸੰਦੜੇਪਥਰਕੀਤੇਰਾਸਿਜੀ
ਉ॥ਹਉਏਨੀਟੋਲੀਭੁਲੀਅਸੁਤਿਸੁਕੰਤਨਬੈਠੀਪਾਸਿਜੀਉ॥ਅੰਬਰਿਕੂੰਜਾਕੁਰਲੀ
ਆਬਗਬਹਿਠੇਆਇਜੀਉ॥ਸਾਧਨਚਲੀਸਾਹੁਰੈਕਿਆਮੁਹੁਦੇਸੀਅਗੈਜਾਇਜੀ

ਉ॥ਸੁਤੀਸੁਤੀਝਾਲਿਥਕੀਆਭੁਲੀਵਾਟੜੀਆਸੁਜੀਉ॥ਤੈਸਹਨਾਲਹੁਮੁਤੀਆਸੁਦੁਖਾਕੂੰਧ
ਰੀਆਸੁਜੀਉ॥ਤੁਧੁਗੁਣਮੈਸਭਿਅਵਗਣਾਇਕਨਾਨਕਕੀਅਰਦਾਸਿਜੀਉ॥ਸਭਿਰਾਤੀਸੋ
ਹਾਗਣੀਮੈਡੋਹਾਗਣਿਕਾਈਰਾਤਿਜੀਉ॥੧॥ਸੂਹੀਮਹਲਾ੧ ਸੁਚਜੀ॥ ਜਾਤੂ
ਤਾਮੈਸਭੁਕੋਤੂਸਾਹਿਬੁਮੇਰੀਰਾਸਿਜੀਉ॥ਤੁਧੁਅੰਤਰਿਹਉਸੁਖਿਵਸਾਤੂੰਅੰਤਰਿਸਾਬਾਸਿਜੀ
ਉ॥ਭਾਣੈਤਖਤਿਵਡਾਈਆਭਾਣੈਭੀਖਉਦਾਸਿਜੀਉ॥ਭਾਣੈਥਲਸਿਰਿਸਰੁਵਹੈਕਮਲੁ
ਫੁਲੈਆਕਾਸਿਜੀਉ॥ਭਾਣੈਭਵਜਲੁਲੰਘੀਐਭਾਣੈਮੰਝਿਭਰੀਆਸਿਜੀਉ॥ਭਾਣੈਸੋ
ਸਹੁਰੰਗੁਲਾਸਿਫਤਿਰਤਾਗੁਣਤਾਸਿਜੀਉ॥ਭਾਣੈਸਹੁਭੀਹਾਵਲਾਹਉਆਵਣਿਜਾਣਿ
ਈਆਸਿਜੀਉ॥ਤੂੰਸਹੁਅਗਮੁਅਤੋਲਵਾਹਉਕਹਿਕਹਿਢਹਿਪਈਆਸਿਜੀਉ॥ਕਿਆ
ਮਾਗਉਕਿਆਕਹਿਸੁਣੀਮੈਦਰਸਨਭੂਖਪਿਆਸਿਜੀਉ॥ਗੁਰਸਬਦੀਸਹੁਪਾਇਆਸਚੁ
ਨਾਨਕਕੀਅਰਦਾਸਿਜੀਉ॥੨॥ਸੂਹੀਮਹਲਾ੫ ਗੁਣਵੰਤੀ॥ ਜੋਦੀਸੈਗੁ
ਰਸਿਖੜਾਤਿਸੁਨਿਵਿਨਿਵਿਲਾਗਉਪਾਇਜੀਉ॥ਆਖਾਬਿਰਥਾਜੀਅਕੀਗੁਰੁਸਜਣੁਦੇ
ਹਿਮਿਲਾਇਜੀਉ॥ਸੋਈਦਸਿਉਪਦੇਸੜਾਮੇਰਾਮਨੁਅਨਤਨਕਾਹੂਜਾਇਜੀਉ॥ਇਹੁਮਨੁਤੈਕੂੰ
ਡੇਵਸਾਮੈਮਾਰਗੁਦੇਹੁਬਤਾਇਜੀਉ॥ਹਉਆਇਆਦੂਰਹੁਚਲਿਕੈਮੈਤਕੀਤਉਸਰਣਾਇਜੀ
ਉ॥ਮੈਆਸਾਰਖੀਚਿਤਿਮਹਿਮੇਰਾਸਭੋਦੁਖੁਗਵਾਇਜੀਉ॥ਇਤੁਮਾਰਗਿਚਲੇਭਾਈਅੜੇ
ਗੁਰੁਕਹੈਸੁਕਾਰਕਮਾਇਜੀਉ॥ਤਿਆਗੇਂਮਨਕੀਮਤੜੀਵਿਸਾਰੇਂਦੂਜਾਭਾਉਜੀਉ॥ਇਉਪਾ
ਵਹਿਹਰਿਦਰਸਾਵੜਾਨਹਲਗੈਤਤੀਵਾਉਜੀਉ॥ਹਉਆਪਹੁਬੋਲਿਨਜਾਣਦਾਮੈਕਹਿ
ਆਸਭੁਹੁਕਮਾਉਜੀਉ॥ਹਰਿਭਗਤਿਖਜਾਨਾਬਖਸਿਆਗੁਰਿਨਾਨਕਿਕੀਆਪਸਾਉ
ਜੀਉ॥ਮੈਬਹੁੜਿਨਤ੍ਰਿਸਨਾਭੁਖੜੀਹਉਰਜਾਤ੍ਰਿਪਤਿਅਘਾਇਜੀਉ॥ਜੋਗੁਰਦੀਸੈਸਿ
ਖੜਾਤਿਸੁਨਿਵਿਨਿਵਿਲਾਗਉਪਾਇਜੀਉ॥੩॥

ਰਾਗੁਸੂਹੀਛੰਤਮਹਲਾ੧ ਘਰੁ੧ ੧ੴਸਤਿਗੁਰਪ੍ਰਸਾਦਿ॥

ਭਰਿਜੋਬਨਿਮੈਮਤਪੇਈਅੜੈਘਰਿਪਾਹੁਣੀਬਲਿਰਾਮਜੀਉ॥ਮੈਲੀਅਵਗਣਿਚਿਤਿ
ਬਿਨੁਗੁਰਗੁਣਨਸਮਾਵਨੀਬਲਿਰਾਮਜੀਉ॥ਗੁਣਸਾਰਨਜਾਣੀਭਰਮਿਭੁਲਾਣੀਜੋਬਨੁ
ਬਾਦਿਗਵਾਇਆ॥ਵਰੁਘਰੁਦਰੁਦਰਸਨੁਨਹੀਜਾਤਾਪਿਰਕਾਸਹਜੁਨਭਾਇਆ॥ਸਤਿ

ਗੁਰਪੂਛਿਨਮਾਰਗਿਚਾਲੀਸੂਤੀਰੈਣਿਵਿਹਾਣੀ॥ਨਾਨਕਬਾਲਤਣਿਰਾਡੇਪਾਬਿਨੁਪਿਰ
ਧਨਕੁਮਲਾਣੀ॥੧॥ਬਾਬਾਮੈਵਰੁਦੇਹਿਮੈਹਰਿਵਰੁਭਾਵੈਤਿਸਕੀਬਲਿਰਾਮਜੀਉ॥ਰ
ਵਿਰਹਿਆਜੁਗਚਾਰਿਤ੍ਰਿਭਵਣਬਾਣੀਜਿਸਕੀਬਲਿਰਾਮਜੀਉ॥ਤ੍ਰਿਭਵਣਕੰਤੁਰਵੈ
ਸੋਹਾਗਣਿਅਵਗਣਵੰਤੀਦੂਰੇ॥ਜੈਸੀਆਸਾਤੈਸੀਮਨਸਾਪੂਰਿਰਹਿਆਭਰਪੂਰੇ॥ਹਰਿ
ਕੀਨਾਰਿਸੁਸਰਬਸੁਹਾਗਣਿਰਾਂਡਨਮੈਲੈਵੇਸੇ॥ਨਾਨਕਮੈਵਰੁਸਾਚਾਭਾਵੈਜੁਗਿਜੁਗਿਪ੍ਰੀ
ਤਮਤੈਸੇ॥੨॥ਬਾਬਾਲਗਨੁਗਣਾਇਹੰਭੀਵੰਞਾਸਾਹੁਰੈਬਲਿਰਾਮਜੀਉ॥ਸਾਹਾਹੁਕ
ਮੁਰਜਾਇਸੋਨਟਲੈਜੋਪ੍ਰਭੁਕਰੈਬਲਿਰਾਮਜੀਉ॥ਕਿਰਤੁਪਇਆਕਰਤੈਕਰਿਪਾਇ
ਆਮੇਟਿਨਸਕੈਕੋਈ॥ਜਾਞੀਨਾਉਨਰਹਰਨਿਹਕੇਵਲੁਰਵਿਰਹਿਆਤਿਹੁਲੋਈ॥ਮਾ
ਇਨਿਰਾਸੀਰੋਇਵਿਛੁੰਨੀਬਾਲੀਬਾਲੈਹੇਤੇ॥ਨਾਨਕਸਾਚਸਬਦਿਸੁਖਮਹਲੀਗੁਰਚ
ਰਣੀਪ੍ਰਭੁਚੇਤੇ॥੩॥ਬਾਬੁਲਿਦਿਤੜੀਦੂਰਿਨਾਆਵੈਘਰਿਪੇਈਐਬਲਿਰਾਮਜੀਉ॥
ਰਹਸੀਵੇਖਿਹਦੂਰਿਪਿਰਿਰਾਵੀਘਰਿਸੋਹੀਐਬਲਿਰਾਮਜੀਉ॥ਸਾਚੇਪਿਰਲੋੜੀਪ੍ਰੀ
ਤਮਜੋੜੀਮਤਿਪੂਰੀਪਰਧਾਨੇ॥ਸੰਜੋਗੀਮੇਲਾਥਾਨਿਸੁਹੇਲਾਗੁਣਵੰਤੀਗੁਰਗਿਆਨੇ
॥ਸਤੁਸੰਤੋਖੁਸਦਾਸਚੁਪਲੈਸਚੁਬੋਲੈਪਿਰਭਾਏ॥ਨਾਨਕਵਿਛੁੜਿਨਾਦੁਖੁਪਾਏਗੁਰ
ਮਤਿਅੰਕਿਸਮਾਏ॥੪॥੧॥

ਰਾਗੁਸੂਹੀਮਹਲਾ੧ ਛੰਤ ਘਰੁ੨ ੧ੴਸਤਿਗੁਰਪ੍ਰਸਾਦਿ॥

ਹਮਘਰਿਸਾਜਨਆਏ॥ਸਾਚੈਮੇਲਿਮਿਲਾਏ॥ਸਹਜਿਮਿਲਾਏਹਰਿਮਨਿਭਾਏਪੰਚ
ਮਿਲੇਸੁਖੁਪਾਇਆ॥ਸਾਈਵਸਤੁਪਰਾਪਤਿਹੋਈਜਿਸੁਸੇਤੀਮਨੁਲਾਇਆ॥ਅਨਦਿ
ਨੁਮੇਲੁਭਇਆਮਨੁਮਾਨਿਆਘਰਮੰਦਰਸੋਹਾਏ॥ਪੰਚਸਬਦਧੁਨਿਅਨਹਦਵਾਜੇਹਮਘ
ਰਿਸਾਜਨਆਏ॥੧॥ਆਵਹੁਮੀਤਪਿਆਰੇ॥ਮੰਗਲਗਾਵਹੁਨਾਰੇ॥ਸਚੁਮੰਗਲੁਗਾਵ
ਹੁਤਾਪ੍ਰਭਭਾਵਹੁਸੋਹਿਲੜਾਜੁਗਚਾਰੇ॥ਅਪਨੈਘਰਿਆਇਆਥਾਨਿਸੁਹਾਇਆਕਾ
ਜਸਬਦਿਸਵਾਰੇ॥ਗਿਆਨਮਹਾਰਸੁਨੇਤ੍ਰੀਅੰਜਨੁਤ੍ਰਿਭਵਣਰੂਪੁਦਿਖਾਇਆ॥
ਸਖੀਮਿਲਹੁਰਸਿਮੰਗਲੁਗਾਵਹੁਹਮਘਰਿਸਾਜਨੁਆਇਆ॥੨॥ਮਨੁਤਨੁਅੰਮ੍ਰਿ
ਤਿਭਿੰਨਾ॥ਅੰਤਰਿਪ੍ਰੇਮੁਰਤੰਨਾ॥ਅੰਤਰਿਰਤਨੁਪਦਾਰਥੁਮੇਰੈਪਰਮਤਤੁਵੀਚਾਰੋ॥ਜੰਤ੍ਰ

ਭੇਖਤੂਸਫਲਿਉਦਾਤਾਸਿਰਿਸਿਰਿਦੇਵਣਹਾਰੋ॥ਤੂਜਾਨੁਗਿਆਨੀਅੰਤਰਜਾਮੀਆ
ਪੇਕਾਰਣੁਕੀਨਾ॥ਸੁਨਹੁਸਖੀਮਨੁਮੋਹਨਿਮੋਹਿਆਤਨੁਮਨੁਅੰਮ੍ਰਿਤਿਭੀਨਾ॥੩॥ਆਤ
ਮਰਾਮੁਸੰਸਾਰਾ॥ਸਾਚਾਖੇਲੁਤੁਮਾਰਾ॥ਸਚੁਖੇਲੁਤੁਮਾਰਾਅਗਮਅਪਾਰਾਤੁਧੁਬਿਨੁ
ਕਉਣੁਬੁਝਾਏ॥ਸਿਧਸਾਧਿਕਸਿਆਣੇਕੇਤੇਤੁਝਬਿਨੁਕਵਣੁਕਹਾਏ॥ਕਾਲੁਬਿਕਾ
ਲੁਭਏਦੇਵਾਨੇਮਨੁਰਾਖਿਆਗੁਰਿਠਾਏ॥ਨਾਨਕਅਵਗਣਸਬਦਿਜਲਾਏਗੁਣਸੰ
ਗਮਿਪ੍ਰਭੁਪਾਏ॥੪॥੧॥੨॥

੧ੴਸਤਿਗੁਰਪ੍ਰਸਾਦਿ॥

ਰਾਗੁਸੂਹੀਮਹਲਾ੧ ਘਰੁ੩

ਆਵਹੁਸਜਣਾਹਉਦੇਖਾਦਰਸਨੁਤੇਰਾਰਾਮ॥ਘਰਿਆਪਨੜੈਖੜੀਤਕਾਮੈਮਨਿਚਾ
ਉਘਨੇਰਾਰਾਮ॥ਮਨਿਚਾਉਘਨੇਰਾਸੁਣਿਪ੍ਰਭਮੇਰਾਮੈਤੇਰਾਭਰਵਾਸਾ॥ਦਰਸਨੁਦੇਖਿਭ
ਈਨਿਹਕੇਵਲਜਨਮਮਰਣਦੁਖੁਨਾਸਾ॥ਸਗਲੀਜੋਤਿਜਾਤਾਤੂਸੋਈਮਿਲਿਆਭਾ
ਇਸੁਭਾਏ॥ਨਾਨਕਸਾਜਨਕਉਬਲਿਜਾਈਐਸਾਚਿਮਿਲੇਘਰਿਆਏ॥੧॥ਘਰਿਆ
ਇਅੜੇਸਾਜਨਾਤਾਧਨਖਰੀਸਰਸੀਰਾਮ॥ਹਰਿਮੋਹਿਅੜੀਸਾਚਸਬਦਿਠਾਕੁਰਦੇਖਿ
ਰਹੰਸੀਰਾਮ॥ਗੁਣਸੰਗਿਰਹੰਸੀਖਰੀਸਰਸੀਜਾਰਾਵੀਰੰਗਿਰਾਤੈ॥ਅਵਗਣਮਾਰਿਗੁ
ਣੀਘਰੁਛਾਇਆਪੂਰੈਪੁਰਖਿਬਿਧਾਤੈ॥ਤਸਕਰਮਾਰਿਵਸੀਪੰਚਾਇਣਿਅਦਲੁਕ
ਰੇਵੀਚਾਰੇ॥ਨਾਨਕਰਾਮਨਾਮਿਨਿਸਤਾਰਾਗੁਰਮਤਿਮਿਲਹਿਪਿਆਰੇ॥੨॥ਵਰੁਪਾਇ
ਅੜਾਬਾਲੜੀਏਆਸਾਮਨਸਾਪੂਰੀਰਾਮ॥ਪਿਰਿਰਾਵਿਅੜੀਸਬਦਿਰਲੀਰਵਿਰ
ਹਿਆਨਹਦੂਰੀਰਾਮ॥ਪ੍ਰਭੁਦੂਰਿਨਹੋਈਘਟਿਘਟਿਸੋਈਤਿਸਕੀਨਾਰਿਸਬਾਈ॥ਆ
ਪੇਰਸੀਆਆਪੇਰਾਵੇਜਿਉਤਿਸਦੀਵਡਿਆਈ॥ਅਮਰਅਡੋਲੁਅਮੋਲੁਅਪਾਰਾ
ਗੁਰਿਪੂਰੈਸਚੁਪਾਈਐ॥ਨਾਨਕਆਪੇਜੋਗਸਜੋਗੀਨਦਰਿਕਰੇਲਿਵਲਾਈਐ॥੩॥
ਪਿਰੁਉਚੜੀਐਮਾੜੜੀਐਤਿਹੁਲੋਆਸਿਰਤਾਜਾਰਾਮ॥ਹਉਬਿਸਮਭਈਦੇਖਿਗੁਣਾ
ਅਨਹਦਸਬਦਅਗਾਜਾਰਾਮ॥ਸਬਦੁਵੀਚਾਰੀਕਰਣੀਸਾਰੀਰਾਮਨਾਮੁਨੀਸਾਣੋ॥ਨਾ
ਮਬਿਨਾਖੋਟੇਨਹੀਠਾਹਰਨਾਮੁਰਤਨੁਪਰਵਾਣੋ॥ਪਤਿਮਤਿਪੂਰੀਪੂਰਾਪਰਵਾਨਾਨਾਆਵੈ
ਨਾਜਾਸੀ॥ਨਾਨਕਗੁਰਮੁਖਿਆਪੁਪਛਾਣੈਪ੍ਰਭਜੈਸੇਅਵਿਨਾਸੀ॥੪॥੧॥੩॥

ਰਾਗੁਸੂਹੀਛੰਤਮਹਲਾ੧ ਘਰੁ੪ ੧ੴਸਤਿਗੁਰਪ੍ਰਸਾਦਿ॥

ਜਿਨਿਕੀਆਤਿਨਿਦੇਖਿਆਜਗੁਧੰਧੜੈਲਾਇਆ॥ਦਾਨਿਤੇਰੈਘਟਿਚਾਨਣਾਤਨਿਚੰ
ਦੁਦੀਪਾਇਆ॥ਚੰਦੋਦੀਪਾਇਆਦਾਨਿਹਰਿਕੈਦੁਖੁਅੰਧੇਰਾਉਠਿਗਇਆ॥ਗੁਣਜੰ
ਞਲਾੜੇਨਾਲਿਸੋਹੈਪਰਖਿਮੋਹਣੀਐਲਇਆ॥ਵੀਵਾਹੁਹੋਆਸੋਭਸੇਤੀਪੰਚਸਬ
ਦੀਆਇਆ॥ਜਿਨਿਕੀਆਤਿਨਿਦੇਖਿਆਜਗੁਧੰਧੜੈਲਾਇਆ॥੧॥ਹਉਬਲਿ
ਹਾਰੀਸਾਜਨਾਮੀਤਾਅਵਰੀਤਾ॥ਇਹੁਤਨੁਜਿਨਸਿਉਗਾਡਿਆਮਨੁਲੀਅੜਾਦੀਤਾ॥
ਲੀਆਤਦੀਆਮਾਨੁਜਿਨਸਿਉਸੇਸਜਨਕਿਉਵੀਸਰਹਿ॥ਜਿਨਦਿਸਿਆਇਐਹੋ
ਹਿਰਲੀਆਜੀਅਸੇਤੀਗਹਿਰਹਹਿ॥ਸਗਲਗੁਣਅਵਗਣੁਨਕੋਈਹੋਹਿਨੀਤਾਨੀਤਾ॥
ਹਉਬਲਿਹਾਰੀਸਾਜਨਾਮੀਤਾਅਵਰੀਤਾ॥੨॥ਗੁਣਾਕਾਹੋਵੈਵਾਸੁਲਾਕਢਿਵਾਸੁ
ਲਈਜੈ॥ਜੇਗੁਣਹੋਵਨਿਸਾਜਨਾਮਿਲਿਸਾਝਕਰੀਜੈ॥ਸਾਝਕਰੀਜੈਗੁਣਹਕੇਰੀ
ਛੋਡਿਅਵਗਣਚਲੀਐ॥ਪਹਿਰੇਪਟੰਬਰਕਰਿਅਡੰਬਰਆਪਣਾਪਿੜੁਮਲੀਐ॥
ਜਿਥੈਜਾਇਬਹੀਐਭਲਾਕਹੀਐਝੋਲਿਅੰਮ੍ਰਿਤੁਪੀਜੈ॥ਗੁਣਾਕਾਹੋਵੈਵਾਸੁਲਾਕ
ਢਿਵਾਸੁਲਈਜੈ॥੩॥ਆਪਿਕਰੇਕਿਸੁਆਖੀਐਹੋਰੁਕਰੇਨਕੋਈ॥ਆਖਣਤਾਕਉ
ਜਾਈਐਜੇਭੂਲੜਾਹੋਈ॥ਜੇਹੋਇਭੂਲਾਜਾਇਕਹੀਐਆਪਿਕਰਤਾਕਿਉਭੁਲੈ॥
ਸੁਣੇਦੇਖੇਬਾਝੁਕਹਿਐਦਾਨੁਅਣਮੰਗਿਆਦਿਵੈ॥ਦਾਨੁਦੇਇਦਾਤਾਜਗਿਬਿਧਾ
ਤਾਨਾਨਕਾਸਚੁਸੋਈ॥ਆਪਿਕਰੇਕਿਸੁਆਖੀਐਹੋਰੁਕਰੇਨਕੋਈ॥੪॥੧॥੪॥ਸੂਹੀ
ਮਹਲਾ੧॥ਮੇਰਾਮਨੁਰਾਤਾਗੁਣਰਵੈਮਨਿਭਾਵੈਸੋਈ॥ਗੁਰਕੀਪਉੜੀਸਾਚ
ਕੀਸਾਚਾਸੁਖੁਹੋਈ॥ਸੁਖਿਸਹਜਿਆਵੈਸਾਚਭਾਵੈਸਾਚਕੀਮਤਿਕਿਉਟਲੈ॥ਇਸਨਾ
ਨੁਦਾਨੁਸੁਗਿਆਨੁਮਜਨੁਆਪਿਅਛਲਿਉਕਿਉਛਲੈ॥ਪਰਪੰਚਮੋਹਬਿਕਾਰਥਾ
ਕੇਕੂੜੁਕਪਟਨਦੋਈ॥ਮੇਰਾਮਨੁਰਾਤਾਗੁਣਰਵੈਮਨਿਭਾਵੈਸੋਈ॥੧॥ਸਾਹਿਬੁਸੋਸਾ
ਲਾਹੀਐਜਿਨਿਕਾਰਣੁਕੀਆ॥ਮੈਲੁਲਾਗੀਮਨਿਮੈਲਿਐਕਿਨੈਅੰਮ੍ਰਿਤੁਪੀਆ॥
ਮਥਿਅੰਮ੍ਰਿਤੁਪੀਆਇਹੁਮਨੁਦੀਆਗੁਰਪਹਿਮੋਲੁਕਰਾਇਆ॥ਆਪਨੜਾਪ੍ਰਭੁ
ਸਹਜਿਪਛਾਤਾਜਾਮਨੁਸਾਚੈਲਾਇਆ॥ਤਿਸੁਨਾਲਿਗੁਣਗਾਵਾਜੇਤਿਸੁਭਾਵਾ

ਕਿਉਮਿਲੈਹੋਇਪਰਾਇਆ॥ਸਾਹਿਬੁਸੋਸਾਲਾਹੀਐਜਿਨਿਜਗਤੁਉਪਾਇਆ॥ਰਥਆ
ਇਗਇਆਕੀਨਾਆਇਓਕਿਉਆਵੈਜਾਤਾ॥ਪ੍ਰੀਤਮਸਿਉਮਨੁਮਾਨਿਆ॥ਹਰਿਸੇਤੀਰਾਤਾ
ਸਾਹਿਬਰੰਗਿਰਾਤਾਸਚਕੀਬਾਤਾ॥ਜਿਨਿਬਿੰਬਕਾਕੋਟੁਉਸਾਰਿਆ॥ਪੰਚਭੂਨਾਇਕੇ
ਆਪਿਸਿਰੰਦਾਜਿਨਿਸਚਕਾਪਿੰਡੁਸਵਾਰਿਆ॥ਹਮਅਵਗਣਿਆਰੇਤੂਸੁਣਿਪਿਆ
ਰੇਤੁਧੁਭਾਵੈਸਚੁਸੋਈ॥ਆਵਣਜਾਣਾਨਾਥੀਐਸਾਚੀਮਤਿਹੋਈ॥੩॥ਅੰਜਨੁਤੈਸਾ
ਅੰਜੀਐਜੈਸਾਪਿਰਭਾਵੈ॥ਸਮਝੈਸੂਝੈਜਾਣੀਐਜੇਆਪਿਜਾਣਾਵੈ॥ਆਪਿਜਾਣਾਵੈ
ਮਾਰਗਿਪਾਵੈਆਪੇਮਨੂਆਲੇਵਏ॥ਕਰਮਸੁਕਰਮਕਰਾਏਆਪੇਕੀਮਤਿਕਉਣਅਭੇ
ਵਏ॥ਤੰਤੁਮੰਤੁਪਾਖੰਡੁਨਜਾਣਾਰਾਮੁਰਿਦੈਮਨੁਮਾਨਿਆ॥ਅੰਜਨੁਨਾਮੁਤਿਸੈਤੇਸੂਝੈਗੁਰ
ਸਬਦੀਸਚੁਜਾਨਿਆ॥੪॥ਸਾਜਨਹੋਵਨਿਆਪਣੇਕਿਉਪਰਘਰਜਾਹੀ॥ਸਾਜਨਰਾ
ਤੇਸਚਕੈਸੰਗੇਮਨਮਾਹੀ॥ਮਨਮਾਹਿਸਾਜਨਕਰਹਿਰਲੀਆਕਰਮਧਰਮਸਬਾਇਆ
ਅਠਸਠਿਤੀਰਥਪੁੰਨਪੂਜਾਨਾਮੁਸਾਚਾਭਾਇਆ॥ਆਪਿਸਾਜੇਥਾਪਿਵੇਖੈਤਿਸੈਭਾਣ
ਭਾਇਆ॥ਸਾਜਨਰਾਂਗਿਰੰਗੀਲੜੇਰੰਗੁਲਾਲੁਬਣਾਇਆ॥੫॥ਅੰਧਾਆਗੂਜੇਥੀ
ਐਕਿਉਪਾਧਰੁਜਾਣੈ॥ਆਪਿਮੁਸੈਮਤਿਹੋਛੀਐਕਿਉਰਾਹੁਪਛਾਣੈ॥ਕਿਉਰਾਹਿਜਾ
ਵੈਮਹਲੁਪਾਵੈਅੰਧਕੀਮਤਿਅੰਧਲੀ॥ਵਿਣੁਨਾਮਹਰਿਕੇਕਛੁਨਸੂਝੈਅੰਧੁਬੂਡੌਧੰਧ
ਲੀ॥ਦਿਨੁਰਾਤਿਚਾਨਣੁਚਾਉਉਪਜੈਸਬਦੁਗੁਰਕਾਮਨਿਵਸੈ॥ਕਰਜੋੜਿਗੁਰਪਹਿ
ਕਰਿਬਿਨੰਤੀਰਾਹੁਪਾਧਰੁਗੁਰੁਦਸੈ॥੬॥ਮਨੁਪਰਦੇਸੀਜੇਥੀਐਸਭੁਦੇਸੁਪਰਾਇਆ॥
ਕਿਸੁਪਹਿਖੋਲ੍ਹਉਗੰਠੜੀਦੂਖੀਭਰਿਆਇਆ॥ਦੂਖੀਭਰਿਆਇਆਜਗਤੁਸਬਾਇ
ਆਕਉਣੁਜਾਣੈਬਿਧਿਮੇਰੀਆ॥ਆਵਣੇਜਾਵਣੇਖਰੇਡਰਾਵਣੇਤੋਟਨਆਵੈਫੇਰੀ
ਆ॥ਨਾਮਵਿਹੂਣੇਊਣੇਝੂਣੇਨਾਗੁਰਿਸਬਦੁਸੁਣਾਇਆ॥ਮਨੁਪਰਦੇਸੀਜੇਥੀਐਸ
ਭੁਦੇਸੁਪਰਾਇਆ॥੭॥ਗੁਰਮਹਲੀਘਰਿਆਪਣੈਸੋਭਰਪੁਰਿਲੀਣਾ॥ਸੇਵਕੁਸੇ
ਵਾਕਰੇਸਚਸਬਦਿਪਤੀਣਾ॥ਸਬਦੇਪਤੀਜੈਅੰਕੁਭੀਜੈਸੁਮਹਲੁਮਹਲਾਅੰਤ
ਰਿ॥ਆਪਿਕਰਤਾਕਰੇਸੋਈਪ੍ਰਭੁਆਪਿਅੰਤਿਨਿਰੰਤਰੇ॥ਗੁਰਸਬਦਿਮੇਲਾਤਾਂਸੁਹੇਲਾਬ
ਜੰਤਮਨਹਦਬੀਣਾ॥ਗੁਰਮਹਲੀਘਰਿਆਪਣੈਸੋਭਰਿਪੁਰਿਲੀਣਾ॥੮॥ਕੀਤਾਕਿਆ

ਸਾਲਾਹੀਐਕਰਿਵੇਖੈਸੋਈ॥ਤਾਕੀਕੀਮਤਿਨਾਪਵੈਜੇਲੋਚੈਕੋਈ॥ਕੀਮਤਿਸੋਪਾਵੈਆ
ਪਿਜਾਣਾਵੈਆਪਿਅਭੁਲੁਨਭੁਲਏ॥ਜੈਜੈਕਾਰੁਕਰਹਿਤੁਧੁਭਾਵਹਿਗੁਰਕੈਸਬਦਿਅ
ਮੁਲਏ॥ਹੀਣਉਨੀਚੁਕਰਉਬੇਨੰਤੀਸਾਚੁਨਛੋਡਉਭਾਈ॥ਨਾਨਕਜਿਨਿਕਰਿਦੇਖਿ
ਆਦੇਵੈਮਤਿਸਾਈ॥੯॥੨॥੫॥

ਰਾਗੁਸੂਹੀਛੰਤਮਹਲਾ ੩ ਘਰੁ ੨ ੧ੴਸਤਿਗੁਰਪ੍ਰਸਾਦਿ॥

ਸੁਖਸੋਹਿਲੜਾਹਰਿਧਿਆਵਹੁ॥ਗੁਰਮੁਖਿਹਰਿਫਲੁਪਾਵਹੁ॥ਗੁਰਮੁਖਿਫਲੁਪਾਵ
ਹੁਹਰਿਨਾਮੁਧਿਆਵਹੁਜਨਮਜਨਮਕੇਦੂਖਨਿਵਾਰੇ॥ਬਲਿਹਾਰੀਗੁਰਆਪਣੇਵਿਟਹੁ
ਜਿਨਿਕਾਰਜਸਭਿਸਵਾਰੇ॥ਹਰਿਪ੍ਰਭੁਕ੍ਰਿਪਾਕਰੇਹਰਿਜਾਪਹੁਸੁਖਫਲਹਰਿਜਨਪਾਵ
ਹੁ॥ਨਾਨਕੁਕਹੈਸੁਣਹੁਜਨਭਾਈਸੁਖਸੋਹਿਲੜਾਹਰਿਧਿਆਵਹੁ॥੧॥ਸੁਣਿਹਰਿਗੁ
ਣਭੀਨੇਸਹਜਿਸੁਭਾਏ॥ਗੁਰਮਤਿਸਹਜੇਨਾਮੁਧਿਆਏ॥ਜਿਨਕਉਧੁਰਿਲਿਖਿਆ
ਤਿਨਗੁਰੁਮਿਲਿਆਤਿਨਜਨਮਮਰਣਭਉਭਾਗਾ॥ਅੰਦਰਹੁਦੁਰਮਤਿਦੂਜੀਖੋਈਸੋ
ਜਨੁਹਰਿਲਿਵਲਾਗਾ॥ਜਿਨਕਉਕ੍ਰਿਪਾਕੀਨੀਮੇਰੈਸੁਆਮੀਤਿਨਅਨਦਿਨੁਹਰਿਗੁ
ਣਗਾਏ॥ਸੁਣਿਮਨਭੀਨੇਸਹਜਿਸੁਭਾਏ॥੨॥ਜੁਗਮਹਿਰਾਮਨਾਮੁਨਿਸਤਾਰਾ॥ਗੁਰਤੇ
ਉਪਜੈਸਬਦੁਵੀਚਾਰਾ॥ਗੁਰਸਬਦੁਵੀਚਾਰਾਰਾਮਨਾਮੁਪਿਆਰਾਜਿਸੁਕਿਰਪਾਕਰੇਸੁ
ਪਾਏ॥ਸਹਜੇਗੁਣਗਾਵੈਦਿਨੁਰਾਤੀਕਿਲਵਿਖਸਭਿਗਵਾਏ॥ਸਭੁਕੋਤੇਰਾਤੂਸਭਨਾ
ਕਾਹਉਤੇਰਾਤੂਹਮਾਰਾ॥ਜੁਗਮਹਿਰਾਮਨਾਮੁਨਿਸਤਾਰਾ॥੩॥ਸਾਜਨਆਇਵੁਠੇਘਰ
ਮਾਹੀ॥ਹਰਿਗੁਣਗਾਵਹਿਤ੍ਰਿਪਤਿਅਘਾਹੀ॥ਹਰਿਗੁਣਗਾਇਸਦਾਤ੍ਰਿਪਤਾਸੀਫਿਰਿ
ਭੂਖਨਲਾਗੈਆਏ॥ਦਹਦਿਸਪੂਜਹੋਵੈਹਰਿਜਨਕੀਜੋਹਰਿਹਰਿਨਾਮੁਧਿਆਏ॥ਨਾਨ
ਕਹਰਿਆਪੇਜੋੜਿਵਿਛੋੜੇਹਰਿਬਿਨੁਕੋਦੂਜਾਨਾਹੀ॥ਸਾਜਨਆਇਵੁਠੇਘਰਮਾਹੀ॥

੧ੴਸਤਿਗੁਰਪ੍ਰਸਾਦਿ॥

ਰਾਗੁਸੂਹੀਮਹਲਾ ੩ ਘਰੁ ੩

ਭਗਤਜਨਾਕੀਹਰਿਜੀਉਰਾਖੈਜੁਗਿਜੁਗਿਰਖਦਾਆਇਆਰਾਮ॥ਸੋਭਗਤੁਜੋਗੁਰਮੁਖਿ
ਹੋਵੈਹਉਮੈਸਬਦਿਜਲਾਇਆਰਾਮ॥ਹਉਮੈਸਬਦਿਜਲਾਇਆਮੇਰੇਹਰਿਭਾਇਆ

ਜਿਸਦੀਸਾਚੀਬਾਣੀ॥ਸਚੀਭਗਤਿਕਰਹਿਦਿਨੁਰਾਤੀਗੁਰਮੁਖਿਆਖਿਵਖਾਣੀ॥ਭਗਤਾਕੀ
ਚਾਲਸਚੀਅਤਿਨਿਰਮਲਨਾਮੁਸਚਾਮਨਿਭਾਇਆ॥ਨਾਨਕਭਗਤਸੋਹਹਿਦਰਿਸਾਚੈਜਿਨੀ
ਸਚੋਸਚੁਕਮਾਇਆ॥੧॥ਹਰਿਭਗਤਾਕੀਜਾਤਿਪਤਿਹੈਭਗਤਹਰਿਕੈਨਾਮਿਸਮਾਣੇਰਾਮ॥
ਹਰਿਭਗਤਿਕਰਹਿਵਿਚਹੁਆਪੁਗਵਾਵਹਿਜਿਨਗੁਣਅਵਗਣਪਛਾਣੇਰਾਮ॥ਗੁਣ
ਅਉਗੁਣਪਛਾਣੈਹਰਿਨਾਮੁਵਖਾਣੈਭੈਭਗਤਿਮੀਠੀਲਾਗੀ॥ਅਨਦਿਨੁਭਗਤਿਕਰਹਿ
ਦਿਨੁਰਾਤੀਘਰਹੀਮਹਿਬੈਰਾਗੀ॥ਭਗਤੀਰਾਤੇਸਦਾਮਨੁਨਿਰਮਲੁਹਰਿਜੀਉਵੇਖਹਿ
ਦਾਨਾਲੇ॥ਨਾਨਕਸੇਭਗਤਹਰਿਕੈਦਰਿਸਾਚੇਅਨਦਿਨੁਨਾਮੁਸਮਾਲੇ॥੨॥ਮਨਮੁਖਭਗ
ਤਿਕਰਹਿਬਿਨੁਸਤਿਗੁਰਵਿਣੁਸਤਿਗੁਰਭਗਤਿਨਹੋਈਰਾਮ॥ਹਉਮੈਮਾਇਆਰੋਗਿਵਿਆ
ਪੇਮਰਿਜਨਮਹਿਦੁਖੁਹੋਈਰਾਮ॥ਮਰਿਜਨਮਹਿਦੁਖੁਹੋਈਦੂਜੈਭਾਇਪਰਜਵਿਗੋਈਵਿਣੁ
ਗੁਰਤਤੁਨਜਾਨਿਆ॥ਭਗਤਿਵਿਹੂਣਾਸਭੁਜਗੁਭਰਮਿਆਅੰਤਿਗਇਆਪਛੁਤਾਨਿਆ॥
ਕੋਟਿਮਧੇਕਿਨੈਪਛਾਣਿਆਹਰਿਨਾਮਾਸਚੁਸੋਈ॥ਨਾਨਕਨਾਮਿਮਿਲੈਵਡਿਆਈਦੂਜੈਭਾ
ਇਪਤਿਖੋਈ॥੩॥ਭਗਤਾਕੈਘਰਿਕਾਰਜੁਸਾਚਾਹਰਿਗੁਣਸਦਾਵਖਾਣੇਰਾਮ॥ਭਗਤਿ
ਖਜਾਨਾਆਪੇਦੀਆਕਾਲੁਕੰਟਕੁਮਾਰਿਸਮਾਣੇਰਾਮ॥ਕਾਲੁਕੰਟਕੁਮਾਰਿਸਮਾਣੇਹਰਿਮ
ਨਿਭਾਣੇਨਾਮੁਨਿਧਾਨੁਸਚੁਪਾਇਆ॥ਸਦਾਅਖੁਟੁਕਦੇਨਨਿਖੁਟੈਹਰਿਦੀਆਸਹਜਿਸੁ
ਭਾਇਆ॥ਹਰਿਜਨਊਚੇਸਦਹੀਊਚੇਗੁਰਕੈਸਬਦਿਸੁਹਾਇਆ॥ਨਾਨਕਆਪੇਬਖਸਿ
ਮਿਲਾਏਜੁਗਿਜੁਗਿਸੋਭਾਪਾਇਆ॥੪॥੧॥੨॥ਸੂਹੀਮਹਲਾ ੩ ॥ਸਬਦਿਸ
ਚੁਸੋਹਿਲਾਜਿਥੈਸਚੇਕਾਹੋਇਵੀਚਾਰੋਰਾਮ॥ਹਉਮੈਸਭਿਕਿਲਵਿਖਕਾਟੇਸਾਚੁਰਖੈ
ਆਉਰਿਧਾਰੇਰਾਮ॥ਸਚੁਰਖਿਆਉਰਧਾਰੇਦੁਤਰੁਤਾਰੇਫਿਰਿਭਵਜਲੁਤਰਣੁਨਹੋਈ॥
ਸਚਾਸਤਿਗੁਰੁਸਚੀਬਾਣੀਜਿਨਿਸਚੁਵਿਖਾਲਿਆਸੋਈ॥ਸਾਚੇਗੁਣਗਾਵੈਸਚਿਸਮਾ
ਵੈਸਚੁਵੇਖੈਸਭੁਸੋਈ॥ਨਾਨਕਸਾਚਾਸਾਹਿਬੁਸਾਚੀਨਾਈਸਚੁਨਿਸਤਾਰਾਹੋਈ॥੧॥
ਸਾਚੇਸਤਿਗੁਰਿਸਾਚੁਬੁਝਾਇਆਪਤਿਰਾਖੈਸਚੁਸੋਈਰਾਮ॥ਸਚਾਭੋਜਨੁਭਾਉਸਚਾਹੈ
ਸਚੈਨਾਮਿਸੁਖੁਹੋਈਰਾਮ॥ਸਚੈਨਾਮਿਸੁਖੁਹੋਈਮਰੈਨਕੋਈਗਰਭਿਨਜੂਨੀਵਾਸਾ॥ਜੋ
ਜੋਤਿਮਿਲਾਈਸਚਿਸਮਾਈਸਚਿਨਾਇਪਰਗਾਸਾ॥ਜਿਨੀਸਚੁਜਾਤਾਸਸੇਚੋ

ਅਨਦਿਨੁਸਚੁਧਿਆਇਨਿ॥ਨਾਨਕਸਚੁਨਾਮੁਜਿਨਹਿਰਦੈਵਸਿਆਨਾਵੀਛੁੜਿਦੁਖੁ
ਪਾਇਨਿ॥੨॥ਸਚੀਬਾਣੀਸਚੇਗੁਣਗਾਵਹਿਤਿਤੁਘਰਿਸੋਹਿਲਾਹੋਈਰਾਮ॥ਨਿਰ
ਮਲਗੁਣਸਾਚੇਤਨੁਮਨੁਸਾਚਾਵਿਚਿਸਾਚਾਪੁਰਖੁਪ੍ਰਭੁਸੋਈਰਾਮ॥ਸਭੁਸਚੁਵਰਤੈਸ
ਚੋਬੋਲੈਜੋਸਚੁਕਰੈਸੁਹੋਈ॥ਜਹਦੇਖਾਤਹਸਚੁਪਸਰਿਆਅਵਰੁਨਦੂਜਾਕੋਈ॥
ਸਚੇਉਪਜੈਸਚਿਸਮਾਵੈਮਰਿਜਨਮੈਦੂਜਾਹੋਈ॥ਨਾਨਕਸਭੁਕਿਛੁਆਪੇਕਰਤਾ
ਆਪਿਕਰਾਵੈਸੋਈ॥੩॥ਸਚੇਭਗਤਸੋਹਹਿਦਰਵਾਰੇਸਚੋਸਚੁਵਖਾਣੇਰਾਮ॥
ਘਟਅੰਤਰੇਸਾਚੀਬਾਣੀਸਾਚੋਆਪਿਪਛਾਣੇਰਾਮ॥ਆਪੁਪਛਾਣਹਿਤਾਸਚੁਜ
ਾਣਹਿਸਾਚੈਸੋਝੀਹੋਈ॥ਸਚਾਸਬਦੁਸਚੀਹੈਸੋਭਾਸਾਚੇਹੀਸੁਖੁਹੋਈ॥ਸਾਚਿਰਤੇ
ਭਗਤਇਕਰੰਗੀਦੂਜਾਰੰਗੁਨਕੋਈ॥ਨਾਨਕਜਿਸਕਉਮਸਤਕਿਲਿਖਿਆਤਿਸੁਸ
ਚੁਪਰਾਪਤਿਹੋਈ॥੪॥੨॥੩॥ਸੂਹੀਮਹਲਾ ੩ ॥ਜੁਗਚਾਰੇਧਨਜੇਭਵੈ
ਬਿਨੁਸਤਿਗੁਰਸੋਹਾਗੁਨਹੋਈਰਾਮ॥ਨਿਹਚਲੁਰਾਜੁਸਦਾਹਰਿਕੇਰਾਤਿਸੁਬਿਨੁਅਵ
ਰੁਨਕੋਈਰਾਮ॥ਤਿਸੁਬਿਨੁਅਵਰੁਨਕੋਈਸਦਾਸਚੁਸੋਈਗੁਰਮੁਖਿਏਕੋਜਾਣਿਆ॥
ਧਨਪਿਰਮੇਲਾਵਾਹੋਆਗੁਰਮਤੀਮਨੁਮਾਨਿਆ॥ਸਤਿਗੁਰੁਮਿਲਿਆਤਾਹਰਿਪਾ
ਇਆਬਿਨੁਹਰਿਨਾਵੈਮੁਕਤਿਨਹੋਈ॥ਨਾਨਕਕਾਮਣਿਕੰਤੈਰਾਵੇਮਨਿਮਾਨਿਐਸੁਖੁ
ਹੋਈ॥੧॥ਸਤਿਗੁਰੁਸੇਵਿਧਨਬਾਲੜੀਏਹਰਿਵਰੁਪਾਵਹਿਸੋਈਰਾਮ॥ਸਦਾਹੋਵ
ਹਿਸੋਹਾਗਣੀਫਿਰਿਮੈਲਾਵੇਸੁਨਹੋਈਰਾਮ॥ਫਿਰਿਮੈਲਾਵੇਸੁਨਹੋਈਗੁਰਮੁਖਿ
ਬੂਝੈਕੋਈਹਉਮੈਮਾਰਿਪਛਾਣਿਆ॥ਕਰਣੀਕਾਰਕਮਾਵੈਸਬਦਿਸਮਾਵੈਅੰਤਰਿ
ਏਕੋਜਾਣਿਆ॥ਗੁਰਮੁਖਿਪ੍ਰਭੁਰਾਵੇਦਿਨਰਾਤੀਆਪਣਾਸਾਚੀਸੋਭਾਹੋਈ॥ਨਾਨਕ
ਕਾਮਣਿਪਿਰੁਰਾਵੇਆਪਣਾਰਵਿਰਹਿਆਪ੍ਰਭੁਸੋਈ॥੨॥ਗੁਰਕੀਕਾਰਕਰੇਧਨਬਾ
ਲੜੀਏਹਰਿਵਰੁਦੇਇਮਿਲਾਏਰਾਮ॥ਹਰਿਕੈਰੰਗਿਰਤੀਹੈਕਾਮਣਿਮਿਲਿਪ੍ਰੀਤ
ਮਸੁਖਪਾਏਰਾਮ॥ਮਿਲਿਪ੍ਰੀਤਮਸੁਖੁਪਾਏਸਚਿਸਮਾਏਸਚੁਵਰਤੈਸਭਥਾਈ॥ਸਚਾ
ਸੀਗਾਰੁਕਰੇਦਿਨਰਾਤੀਕਾਮਣਿਸਚਿਸਮਾਈ॥ਹਰਿਸੁਖਦਾਤਾਸਬਦਿਪਛਾਤਾ
ਕਾਮਣਿਲਇਆਕੰਠਿਲਾਏ॥ਨਾਨਕਮਹਲੀਮਹਲੁਪਛਾਣੈਗੁਰਮਤੀਹਰਿ

ਪਾਏ॥੩॥ਸਾਧਨਬਾਲੀਧੁਰਿਮੇਲੀਮੇਰੈਪ੍ਰਭਿਆਪਿਮਿਲਾਈਰਾਮ॥ਗੁਰਮਤੀ
ਘਟਿਚਾਨਣੁਹੋਆਪ੍ਰਭੁਰਵਿਰਹਿਆਸਭਥਾਈਰਾਮ॥ਪ੍ਰਭੁਰਵਿਰਹਿਆਸਭੁ
ਥਾਈਮੰਨਿਵਸਾਈਪੂਰਬਿਲਿਖਿਆਪਾਇਆ॥ਸੇਜਸੁਖਾਲੀਮੇਰੇਪ੍ਰਭਭਾਣੀ
ਸਚੁਸੀਗਾਰੁਬਣਾਇਆ॥ਕਾਮਣਿਨਿਰਮਲਹਉਮੈਮਲੁਖੋਈਗੁਰਮਤਿਸਚਿ
ਸਮਾਈ॥ਨਾਨਕਆਪਿਮਿਲਾਈਕਰਤੈਨਾਮੁਨਵੈਨਿਧਿਪਾਈ॥੪॥੩॥੪॥ਸੂਹੀ
ਮਹਲਾ ੩ ॥ਹਰਿਹਰੇਹਰਿਗੁਣਗਾਵਹੁਹਰਿਗੁਰਮੁਖੇਪਾਏਰਾਮ॥ਅਨ
ਦਿਨੋਸਬਦਿਰਵਹੁਅਨਹਦਸਬਦਵਜਾਏਰਾਮ॥ਅਨਹਦਸਬਦਵਜਾਏਹਰਿਜੀ
ਉਘਰਿਆਏਹਰਿਗੁਣਗਾਵਹੁਨਾਰੀ॥ਅਨਦਿਨੁਭਗਤਿਕਰਹਿਗੁਰਆਗੈਸਾਧ
ਨਕੰਤਪਿਆਰੀ॥ਗੁਰਕਾਸਬਦੁਵਸਿਆਘਟਅੰਤਰਿਸੇਜਨਸਬਦਿਸੁਹਾਏ॥ਨਾ
ਨਕਤਿਨਘਰਿਸਦਹੀਸੋਹਿਲਾਹਰਿਕਰਿਕਿਰਪਾਘਰਿਆਏ॥੧॥ਭਗਤਾਮਨਿਆ
ਨੰਦੁਭਇਆਹਰਿਨਾਮਿਰਹੇਲਿਵਲਾਏਰਾਮ॥ਗੁਰਮੁਖੇਮਨੁਨਿਰਮਲੁਹੋਆਨਿਰਮਲ
ਹਰਿਗੁਣਗਾਏਰਾਮ॥ਨਿਰਮਲਗੁਣਗਾਏਨਾਮੁਮੰਨਿਵਸਾਏਹਰਿਕੀਅੰਮ੍ਰਿਤਬਾ
ਣੀ॥ਜਿਨਮਨਿਵਸਿਆਸੇਈਜਨਨਿਸਤਰੇਘਟਿਘਟਿਸਬਦਿਸਮਾਣੀ॥ਤੇਰੇਗੁਣ
ਗਾਵਹਿਸਹਜਿਸਮਾਵਹਿਸਬਦੇਮੇਲਿਮਿਲਾਏ॥ਨਾਨਕਸਫਲੁਜਨਮੁਤਿਨਕੇ
ਰਾਜਿਸਤਿਗੁਰਿਹਰਿਮਾਰਗਿਪਾਏ॥੨॥ਸੰਤਸੰਗਤਿਸਿਉਮੇਲੁਭਇਆਹਰਿਹਰਿਨਾ
ਮਿਸਮਾਏਰਾਮ॥ਗੁਰਕੈਸਬਦਿਸਦਜੀਵਨਮੁਕਤਭਏਹਰਿਕੈਨਾਮਿਲਿਵਲਾਏ
ਰਾਮ॥ਹਰਿਨਾਮਿਚਿਤੁਲਾਏਗੁਰਿਮੇਲਿਮਿਲਾਏਮਨੂਆਰਤਾਹਰਿਨਾਲੇ॥ਸੁਖਦਾ
ਤਾਪਾਇਆਮੋਹੁਚੁਕਾਇਆਅਨਦਿਨੁਨਾਮੁਸਮਾਲੇ॥ਗੁਰਸਬਦੇਰਾਤਾਸਹਜੇਮਾਤਾਨਾ
ਮੁਮਨਿਵਸਾਏ॥ਨਾਨਕਤਿਨਘਰਿਸਦਹੀਸੋਹਿਲਾਜਿਸਤਿਗੁਰਸੇਵਿਸਮਾਏ॥੩॥
ਬਿਨੁਸਤਿਗੁਰਜਗੁਭਰਮਿਭੁਲਾਇਆਹਰਿਕਾਮਹਲੁਨਪਾਇਆਰਾਮ॥ਗੁਰਮੁ
ਖੇਇਕਿਮੇਲਿਮਿਲਾਇਆਤਿਨਕੇਦੂਖਗਵਾਇਆਰਾਮ॥ਤਿਨਕੇਦੂਖਗਵਾਇ
ਆਜਾਹਰਿਮਨਿਭਾਇਆਸਦਾਗਾਵਹਿਰੰਗਿਰਾਤੇ॥ਹਰਿਕੇਭਗਤਸਦਾਜਨਨਿਰਮ
ਲਜੁਗਿਜੁਗਿਸਦਹੀਜਾਤੇ॥ਸਾਚੀਭਗਤਿਕਰਹਿਦਰਿਜਾਪਹਿਘਰਿਦਰਿਸ

ਸੋਈ॥ਨਾਨਕਸਚਾਸੋਹਿਲਾਸਚੀਸਚੁਬਾਣੀਸਬਦੇਹੀਸੁਖੁਹੋਈ॥੪॥੪॥੫॥ਸੂਹੀਮ
ਹਲਾ ੩ ॥ਜੇਲੋੜਹਿਵਰੁਬਾਲੜੀਏਤਾਗੁਰਚਰਣੀਚਿਤੁਲਾਏਰਾਮ॥ਸਦਾਹੋਵਹਿ
ਸੋਹਾਗਣੀਹਰਿਜੀਉਮਰੈਨਜਾਏਰਾਮ॥ਹਰਿਜੀਉਮਰੈਨਜਾਏਗੁਰਕੈਸਹਜਿਸੁਭਾਏਸਾਧਨ
ਕੰਤਪਿਆਰੀ॥ਸਚਿਸੰਜਮਿਸਦਾਹੈਨਿਰਮਲਗੁਰਕੈਸਬਦਿਸੀਗਾਰੀ॥ਮੇਰਾਪ੍ਰਭੁਸਾਚਾਸ
ਦਹੀਸਾਚਾਜਿਨਿਆਪੇਆਪੁਉਪਾਇਆ॥ਨਾਨਕਸਦਾਪਿਰੁਰਾਵੇਆਪਣਾਜਿਨਿਗੁ
ਰਚਰਣੀਚਿਤੁਲਾਇਆ॥੧॥ਪਿਰੁਪਾਇਅੜਾਬਾਲੜੀਏਅਨਦਿਨੁਸਹਜੇਮਾਤੀਰਾ
ਮ॥ਗੁਰਮਤੀਮਨਿਅਨਦੁਭਇਆਤਿਤੁਤਨਿਮੈਲੁਨਰਾਤੀਰਾਮ॥ਤਿਤੁਤਨਿਮੈਲੁਨਰਾ
ਤੀਹਰਿਪ੍ਰਭਿਰਾਤੀਮੇਰਾਪ੍ਰਭੁਮੇਲਿਮਿਲਾਏ॥ਅਨਦਿਨੁਰਾਵੇਹਰਿਪ੍ਰਭੁਅਪਣਾਵਿਚਹੁ
ਆਪੁਗਵਾਏ॥ਗੁਰਮਤਿਪਾਇਆਸਹਜਿਮਿਲਾਇਆਅਪਣੇਪ੍ਰੀਤਮਰਾਤੀ॥ਨਾਨਕ
ਨਾਮਿਮਿਲੈਵਡਿਆਈਪ੍ਰਭੁਰਾਵੇਰੰਗਿਰਾਤੀ॥੨॥ਪਿਰੁਰਾਵੇਰੰਗਿਰਾਤੜੀਏਪਿਰਕਾਮਹ
ਲੁਤਿਨਪਾਇਆਰਾਮ॥ਸੋਸਹੋਅਤਿਨਿਰਮਲੁਦਾਤਾਜਿਨਿਵਿਚਹੁਆਪੁਗਵਾਇਆ
ਰਾਮ॥ਵਿਚਹੁਮੋਹੁਚੁਕਾਇਆਜਾਹਰਿਭਾਇਆਹਰਿਕਾਮਣਿਮਨਿਭਾਣੀ॥ਅਨਦਿ
ਨੁਗੁਣਗਾਵੈਨਿਤਸਾਚੇਕਥੇਅਕਥਕਹਾਣੀ॥ਜੁਗਚਾਰੇਸਾਚਾਏਕੋਵਰਤੈਬਿਨੁਗੁਰਕਿ
ਨੈਨਪਾਇਆ॥ਨਾਨਕਰੰਗਿਰਵੈਰੰਗਿਰਾਤੀਜਿਨਿਹਰਿਸੇਤੀਚਿਤੁਲਾਇਆ॥੩॥
ਕਾਮਣਿਮਨਿਸੋਹਿਲੜਾਸਾਜਨਮਿਲੇਪਿਆਰੇਰਾਮ॥ਗੁਰਮਤੀਮਨੁਨਿਰਮਲੁਹੋਆ
ਹਰਿਰਾਖਿਆਉਰਿਧਾਰੇਰਾਮ॥ਹਰਿਰਾਖਿਆਉਰਿਧਾਰੇਅਪਨਾਕਾਰਜੁਸਵਾਰੇਗੁਰਮਤੀ
ਹਰਿਜਾਤਾ॥ਪ੍ਰੀਤਮਿਮੋਹਿਲਇਆਮਨੁਮੇਰਾਪਾਇਆਕਰਮਬਿਧਾਤਾ॥ਸਤਿਗੁਰੁਸੇ
ਵਿਸਦਾਸੁਖੁਪਾਇਆਹਰਿਵਸਿਆਮੰਨਿਮੁਰਾਰੇ॥ਨਾਨਕਮੇਲਿਲਈਗੁਰਿਅਪੁਨੈਗੁ
ਰਕੈਸਬਦਿਸਵਾਰੇ॥੪॥੫॥੬॥ਸੂਹੀਮਹਲਾ ੩ ॥ਸੋਹਿਲੜਾਹਰਿਰਾਮਨਾਮੁ
ਗੁਰਸਬਦੀਵੀਚਾਰੇਰਾਮ॥ਹਰਿਮਨੁਤਨੋਗੁਰਮੁਖਿਭੀਜੈਰਾਮਨਾਮੁਪਿਆਰੇਰਾਮ॥ਰਾਮ
ਨਾਮੁਪਿਆਰੇਸਭਕੁਲਉਧਾਰੇਰਾਮਨਾਮੁਮੁਖਿਬਾਣੀ॥ਆਵਣਜਾਣਰਹੇਸੁਖੁਪਾਇ
ਆਘਰਿਅਨਹਦਸੁਰਤਿਸਮਾਣੀ॥ਹਰਿਹਰਿਏਕੋਪਾਇਆਹਰਿਪ੍ਰਭੁਨਾਨਕਕਿਰਪਾ
ਧਾਰੇ॥ਸੋਹਿਲੜਾਹਰਿਰਾਮਨਾਮੁਗੁਰਸਬਦੀਵੀਚਾਰੇ॥੧॥ਹਮਨੀਵੀਪ੍ਰਭੁਅਤਿਊਚਾ

ਕਿਉਕਰਿਮਿਲਿਆਜਾਏਰਾਮ॥ਗੁਰਿਮੇਲੀਬਹੁਕਿਰਪਾਧਾਰੀਹਰਿਕੈਸਬਦਿਸੁਭਾਏਰਾਮ
॥ਮਿਲੁਸਬਦਿਸੁਭਾਏਆਪੁਗਵਾਏਰੰਗਸਿਉਰਲੀਆਮਾਣੇ॥ਸੇਜਸੁਖਾਲੀਜਾਪ੍ਰਭੁਭਾ
ਇਆਹਰਿਹਰਿਨਾਮਿਸਮਾਣੇ॥ਨਾਨਕਸੋਹਾਗਣਿਸਾਵਡਭਾਗੀਜਿਚਲੈਸਤਿਗੁਰਭਾਏ॥
ਹਮਨੀਵੀਪ੍ਰਭੁਅਤਿਊਚਾ॥ਕਿਉਕਰਿਮਿਲਿਆਜਾਏਰਾਮ॥੨॥ਘਟਿਘਟੇਸਭਨਾਵਿ
ਚਿਏਕੋਏਕੋਰਾਮਭਤਾਰੋਰਾਮ॥ਇਕਨਾਪ੍ਰਭੁਦੂਰਿਵਸੈਇਕਨਾਮਨਿਆਧਾਰੋਰਾਮ॥ਇਕ
ਨਾਮਨਆਧਾਰੋਸਿਰਜਣਹਾਰੋਵਡਭਾਗੀਗੁਰੁਪਾਇਆ॥ਘਟਿਘਟਿਹਰਿਪ੍ਰਭੁਏਕੋਸੁਆ
ਮੀਗੁਰਮੁਖਿਅਲਖੁਲਖਾਇਆ॥ਸਹਜੇਅਨਦੁਹੋਆਮਨੁਮੰਨਿਆਨਾਨਕਬ੍ਰਹਮਬੀ
ਚਾਰੋ॥ਘਟਿਘਟੇਸਭਨਾਵਿਚਿਏਕੋਏਕੋਰਾਮਭਤਾਰੋਰਾਮ॥੩॥ਗੁਰੁਸੇਵਨਿਸਤਿਗੁਰੁਦਾ
ਤਾਹਰਿਹਰਿਨਾਮਿਸਮਾਇਆਰਾਮ॥ਹਰਿਧੂੜਿਦੇਵਹੁਮੈਪੂਰੇਗੁਰਕੀਹਮਪਾਪੀਮੁਕਤੁ
ਗਾਇਆਰਾਮ॥ਪਾਪੀਮੁਕਤੁਕਰਾਏਆਪੁਗਵਾਏਨਿਜਘਰਿਪਾਇਆਵਾਸਾ॥ਬਿਬੇਕ
ਬੁਧੀਸੁਖਿਰੈਣਿਵਿਹਾਣੀਗੁਰਮਤਿਨਾਮਿਪ੍ਰਗਾਸਾ॥ਹਰਿਹਰਿਅਨਦੁਭਇਆਦਿਨੁ
ਤੀਨਾਨਕਹਰਿਮੀਠਲਗਾਏ॥ਗੁਰੁਸੇਵਨਿਸਤਿਗੁਰੁਦਾਤਾਹਰਿਹਰਿਨਾਮਿਸਮਾਏ॥੪
੬॥੧॥੫॥੧॥੧੨॥

ੴ ਸਤਿਗੁਰ ਪ੍ਰਸਾਦਿ॥

ਰਾਗੁ ਸੂਹੀ ਮਹਲਾ ੪ ਛੰਤ ਘਰੁ ੧

ਸਤਿਗੁਰੁਪੁਰਖੁਮਿਲਾਇਅਵਗਣਵਿਕਣਾਗੁਣਰਵਾਬਲਿਰਾਮਜੀਉ॥ਹਰਿਹਰਿ
ਨਾਮੁਧਿਆਇਗੁਰਬਾਣੀਨਿਤਨਿਤਚਵਾਬਲਿਰਾਮਜੀਉ॥ਗੁਰਬਾਣੀਸਦਮੀਠੀਲ
ਗੀਪਾਪਵਿਕਾਰਗਵਾਇਆ॥ਹਉਮੈਰੋਗੁਗਇਆਭਉਭਾਗਾਸਹਜੇਸਹਜਿਮਿਲਾਇ
ਆ॥ਕਾਇਆਸੇਜਗੁਰਸਬਦਿਸੁਖਾਲੀਗਿਆਨਤਤੁਕਰਿਭੋਗੋ॥ਅਨਦਿਨੁਸੁਖਿਮਾ
ਣੇਨਿਤਰਲੀਆਨਾਨਕਧੁਰਿਸੰਜੋਗੋ॥੧॥ਸਤੁਸੰਤੋਖੁਕਰਿਭਾਉਕੁੜਮੁਕੁੜਮਾਈਆਇ
ਆਬਲਿਰਾਮਜੀਉ॥ਸੰਤਜਨਾਕਰਿਮੇਲੁਗੁਰਬਾਣੀਗਾਵਾਈਆਬਲਿਰਾਮਜੀਉ॥
ਬਾਣੀਗੁਰਗਾਈਪਰਮਗਤਿਪਾਈਪੰਚਮਿਲੇਸੋਹਾਇਆ॥ਗਇਆਕਰੋਧੁਮਮਤਾਤ
ਨਿਨਾਠੀਪਾਖੰਡੁਭਰਮੁਗਵਾਇਆ॥ਹਉਮੈਪੀਰਗਈਸੁਖੁਪਾਇਆਆਰੋਗਤਭਏਸ
ਰੀਰਾ॥ਗੁਰਪ੍ਰਸਾਦੀਬ੍ਰਹਮੁਪਛਾਤਾਨਾਨਕਗੁਣੀਗਹੀਰਾ॥੨॥ਮਨਮੁਖਿਵਿਛੁੜੀਦੂ

ਰਿਰਹੀਨਪਾਏਬਲਿਗਈਬਲਿਰਾਮਜੀਉ॥ਅੰਤਰਿਮਮਤਾਕੂਰਿਕੂੜੁਵਿਹਾਝੇਕੂੜਿ
ਲਈਬਲਿਰਾਮਜੀਉ॥ਕੂੜੁਕਪਟੁਕਮਾਵੈਮਹਾਦੁਖੁਪਾਵੈਵਿਣੁਸਤਿਗੁਰਮਗੁਨਪਾ
ਇਆ॥ਉਝੜਪੰਥਿਭ੍ਰਮੈਗਾਵਾਰੀਖਿਨੁਖਿਨੁਧਕੇਖਾਇਆ॥ਆਪੇਦਇਆਕਰੇਪ
ਭੁਦਾਤਾਸਤਿਗੁਰੁਪੁਰਖੁਮਿਲਾਏ॥ਜਨਮਜਨਮਕੇਵਿਛੁੜੇਜਨਮੇਲੇਨਾਨਕਸਹਜਿਸੁਭ
ਾਏ॥੩॥ਆਇਆਲਗਨੁਗਣਾਇਹਿਰਦੈਧਨਓਮਾਹੀਆਬਲਿਰਾਮਜੀਉ॥ਪੰਡਿ
ਤਪਾਧੇਆਣਿਪਤੀਬਹਿਵਾਚਾਈਆਬਲਿਰਾਮਜੀਉ॥ਪਤੀਵਾਚਾਈਮਨਿਵ
ਜੀਵਧਾਈਜਬਸਾਜਨਸੁਣੇਘਰਿਆਏ॥ਗੁਣੀਗਿਆਨੀਬਹਿਮਤਾਪਕਾਇਆ
ਫੇਰੇਤਤੁਦਿਵਾਏ॥ਵਰੁਪਾਇਆਪੁਰਖੁਅਗੰਮੁਅਗੋਚਰੁਸਦਨਵਤਨੁਬਾਲਸਖ
ਾਈ॥ਨਾਨਕਕਿਰਪਾਕਰਿਕੈਮੇਲੇਵਿਛੁੜਿਕਦੇਨਜਾਈ॥੪॥੧॥ਸੂਹੀਮਹਲਾ੪
॥ਹਰਿਪਹਿਲੜੀਲਾਵਪਰਵਿਰਤੀਕਰਮਦ੍ਰਿੜਾਇਆਬਲਿਰਾਮਜੀਉ॥ਬ
ਾਣੀਬ੍ਰਹਮਾਵੇਦੁਧਰਮਦ੍ਰਿੜਹੁਪਾਪਤਜਾਇਆਬਲਿਰਾਮਜੀਉ॥ਧਰਮੁਦ੍ਰਿੜਹੁਹਰਿ
ਨਾਮੁਧਿਆਵਹੁਸਿਮ੍ਰਿਤਿਨਾਮੁਦ੍ਰਿੜਾਇਆ॥ਸਤਿਗੁਰੁਗੁਰੁਪੂਰਾਆਰਾਧਹੁਸਭਿਕਿ
ਲਵਿਖਪਾਪਗਵਾਇਆ॥ਸਹਜਅਨੰਦੁਹੋਆਵਡਭਾਗੀਮਨਿਹਰਿਹਰਿਮੀਠਲ
ਾਇਆ॥ਜਨੁਕਹੈਨਾਨਕੁਲਾਵਪਹਿਲੀਆਰੰਭੁਕਾਜੁਰਚਾਇਆ॥੧॥ਹਰਿਦੂਜ
ੜੀਲਾਵਸਤਿਗੁਰੁਪੁਰਖੁਮਿਲਾਇਆਬਲਿਰਾਮਜੀਉ॥ਨਿਰਭਉਭੈਮਨੁਹੋਇਹ
ਉਮੈਮੈਲੁਗਵਾਇਆਬਲਿਰਾਮਜੀਉ॥ਨਿਰਮਲੁਭਉਪਾਇਆਹਰਿਗੁਣਗਾਇ
ਆਹਰਿਵੇਖੈਰਾਮੁਹਦੂਰੇ॥ਹਰਿਆਤਮਰਾਮੁਪਸਾਰਿਆਸੁਆਮੀਸਰਬਰਹਿਆਭਰ
ਪੂਰੋ॥ਅੰਤਰਿਬਾਹਰਿਹਰਿਪ੍ਰਭੁਏਕੋਮਿਲਿਹਰਿਜਨਮੰਗਲਗਾਏ॥ਜਨਨਾਨਕਦੂ
ਜੀਲਾਵਚਲਾਈਅਨਹਦਸਬਦਵਜਾਏ॥੨॥ਹਰਿਤੀਜੜੀਲਾਵਮਨਿਚਾਉ
ਭਇਆਬੈਰਾਗੀਆਬਲਿਰਾਮਜੀਉ॥ਸੰਤਜਨਾਹਰਿਮੇਲੁਹਰਿਪਾਇਆਵਡ
ਭਾਗੀਆਬਲਿਰਾਮਜੀਉ॥ਨਿਰਮਲੁਹਰਿਪਾਇਆਹਰਿਗੁਣਗਾਇਆਮੁਖਿਬੋ
ਲੀਹਰਿਬਾਣੀ॥ਸੰਤਜਨਾਵਡਭਾਗੀਪਾਇਆਹਰਿਕਥੀਐਅਕਥਕਹਾਣੀ॥
ਹਿਰਦੈਹਰਿਹਰਿਹਰਿਧੁਨਿਉਪਜੀਹਰਿਜਪੀਐਮਸਤਕਿਭਾਗੁਜੀਉ॥ਜਨਨਾ

ਅਨਤਾਧਨੁਧਾਰਿਦਬਿਆ॥ਫਿਰਿਬਿਖੁਭਾਲਣਗਈਆ॥ਜਨਨਾਨਕਨਾਮੁਸਲਾ
ਹਿਤੂਬਿਨੁਨਾਵੈਪਚਿਪਚਿਮੁਈਆ॥੩॥ਗੁਰੁਸੁੰਦਰੁਮੋਹਨੁਪਾਇਕਰੇਹਰਿਪ੍ਰੇਮਬ
ਣੀਮਨੁਮਾਰਿਆ॥ਮੇਰੈਹਿਰਦੈਸੁਧਿਬੁਧਿਵਿਸਰਿਗਈਮਨਆਸਾਚਿੰਤਵਿਸਾਰਿ
ਆ॥ਮੈਅੰਤਰਿਵੇਦਨਪ੍ਰੇਮਕੀਗੁਰਦੇਖਤਮਨੁਸਾਧਾਰਿਆ॥ਵਡਭਾਗੀਪ੍ਰਭਆਇ
ਮਿਲੁਜਨੁਨਾਨਕੁਖਿਨੁਖਿਨੁਵਾਰਿਆ॥੪॥੧॥੫॥ਸੂਹੀਛੰਤਮਹਲਾ੪
॥ਮਾਰੇਹਿਸੁਵੇਜਨਹਉਮੈਬਿਖਿਆ॥ਜਿਨਿਹਰਿਪ੍ਰਭਮਿਲਣਨਦਿਤੀਆ॥ਦੇਹਕੰ
ਚਨਵੇਵੰਨੀਆ॥ਇਨਿਹਉਮੈਮਾਰਿਵਿਗੁਤੀਆ॥ਮੋਹੁਮਾਇਆਵੇਸਭਕਾਲਖਾ
ਇਨਿਮਨਮੁਖਿਮੂੜਿਸਜੁਤੀਆ॥ਜਨਨਾਨਕਗੁਰਮੁਖਿਉਬਰੇਗੁਰਸਬਦੀਹਉਮੈਛੁਟੀਆ
॥੩॥ਵਸਿਆਣਿਹੁਵੇਜਨਇਸੁਮਨਕਉਮਨੁਬਾਸੇਜਿਉਨਿਤਭਉਦਿਆ॥ਦੁਖਿਰੈਣਿ
ਵੇਵਿਹਾਣੀਆ॥ਨਿਤਆਸਾਆਸਕਰੇਦਿਆ॥ਗੁਰੁਪਾਇਆਵੇਸੰਤਜਨੋਮਨਿਆਸਪੂਰੀਹ
ਰਿਚਉਦਿਆ॥ਜਨਨਾਨਕਪ੍ਰਭਦੇਹੁਮਤੀਛਡਿਆਸਾਨਿਤਸੁਖਿਸਉਦਿਆ॥੨॥ਸਾਧ
ਜਨਾਆਸਾਚਿਤਿਕਰੇਰਾਮਰਾਜਿਆ॥ਹਰਿਪ੍ਰਭਸੇਜੜੀਐਆਈ॥ਮੇਰਾਠਾਕੁਰੁਅਗਮਦਇਆਲੁਹੈ
ਰਾਮਰਾਜਿਆ॥ਕਰਿਕਿਰਪਾਲੇਹੁਮਿਲਾਈ॥ਮੇਰੈਮਨਿਤਨਿਲੋਚਾਗੁਰਮੁਖੇਰਾਮਰਾਜਿਆਹਰਿ
ਸਰਧਾਸੇਜਵਿਛਾਈ॥ਜਨਨਾਨਕਹਰਿਪ੍ਰਭਭਾਣੀਆਰਾਮਰਾਜਿਆ॥ਮਿਲਿਆਸਹਜਿਸੁਭ
ਾਈ॥੩॥ਇਕਤੁਸੇਜੈਹਰਿਪ੍ਰਭੋਰਾਮਰਾਜਿਆ॥ਗੁਰੁਦਸੇਹਰਿਮੇਲੇਈ॥ਮੈਮਨਿਤਨਿਪ੍ਰੇਮਬੈ
ਰਾਗੁਹੈਰਾਮਰਾਜਿਆ॥ਗੁਰੁਮੇਲੇਕਿਰਪਾਕਰੇਈ॥ਹਉਗੁਰਵਿਟਹੁਘੋਲਿਘੁਮਾਇਆ
ਰਾਮਰਾਜਿਆ॥ਜੀਉਸਤਿਗੁਰਆਗੈਦੇਈ॥ਗੁਰੁਤੁਠਾਜੀਉਰਾਮਰਾਜਿਆ॥ਜਨਨਾਨਕ
ਹਰਿਮੇਲੇਈ॥੪॥੨॥੬॥੧੮॥

ਰਾਗੁਸੂਹੀਛੰਤਮਹਲਾ੫ ਘਰੁ੧

ਸੁਣਿਬਾਵਰੇਤੂਕਾਏਦੇਖਿਭੁਲਾਨਾ॥ਸੁਣਿਬਾਵਰੇਨੇਹੁਕੂੜਾਲਾਇਓਕੁਸੰਭਰੰਗਾਨਾ॥ਕੂ
ੜੀਡੇਖਿਭੁਲੋਅਢੁਲਹੈਨਮੁਲੋਗੋਵਿਦਨਾਮੁਮਜੀਠਾ॥ਥੀਵਹਿਲਾਲਾਅਤਿਗੁਲਾ
ਲਾਸਬਦੁਚੀਨਿਗੁਰਮੀਠਾ॥ਮਿਥਿਆਮੋਹਿਮਗਨੁਥੀਰਹਿਆਝੂਠਸੰਗਿਲਪਟਾਨਾ॥ਨਾ
ਨਕਦੀਨਸਰਣਿਕਿਰਪਾਨਿਧਿਰਾਖੁਲਾਜਭਗਤਾਨਾ॥੧॥ਸੁਣਿਬਾਵਰੇਸੇਵਿਠਾਕੁ

ਨਾਥੁਪਰਾਣਾ॥ਸੁਣਿਬਾਵਰੇਜੋਆਇਆਤਿਸੁਜਾਣਾ॥ਨਿਹਚਲੁਹਭਵੈਸੀਸੁਣਿਪਰ ੩੯੬
ਦੇਸੀਸੰਤਸੰਗਿਮਿਲਿਰਹੀਐ॥ਹਰਿਪਾਈਐਭਾਗੀਸੁਣਿਬੈਰਾਗੀਚਰਣਪ੍ਰਭੂਗਹਿਗਹੀ
ਐ॥ਏਹੁਮਨੁਦੀਜੈਸੰਕਨਕੀਜੈਗੁਰਮੁਖਿਤਜਿਬਹੁਮਾਣਾ॥ਨਾਨਕਦੀਨਭਗਤਭਵਤਾਰਣ
ਤੇਰੇਕਿਆਗੁਣਆਖਿਵਖਾਣਾ॥੨॥ਸੁਣਿਬਾਵਰੇਕਿਆਕੀਚੈਕੂੜਾਮਾਨੋ॥ਸੁਣਿਬਾਵ
ਰੇਹਭੁਵੈਸੀਗਰਬੁਗੁਮਾਨੋ॥ਨਿਹਚਲੁਹਭਜਾਣਾਮਿਥਿਆਮਾਣਾਸੰਤਪ੍ਰਭੂਹੋਇਦਾ
ਸਾ॥ਜੀਵਤਮਰੀਐਭਉਜਲੁਤਰੀਐਜੇਥੀਵੈਕਰਮਿਲਿਖਿਆਸਾ॥ਗੁਰੁਸੇਵੀਜੈਅੰ
ਮ੍ਰਿਤੁਪੀਜੈਜਿਸੁਲਾਵਹਿਸਹਜਿਧਿਆਨੋ॥ਨਾਨਕੁਸਰਣਿਪਇਆਹਰਿਦੁਆਰੈਹਉ
ਬਲਿਬਲਿਸਦਕੁਰਬਾਨੋ॥੩॥ਸੁਣਿਬਾਵਰੇਮਤੁਜਾਣਹਿਪ੍ਰਭੁਮੈਪਾਇਆ॥ਸੁਣਿਬ
ਾਵਰੇਥੀਉਰੇਣੁਜਿਨੀਪ੍ਰਭੁਧਿਆਇਆ॥ਜਿਨਿਪ੍ਰਭੁਧਿਆਇਆਤਿਨਿਸੁਖੁਪਾਇਆਵਡ
ਭਾਗੀਦਰਸਨੁਪਾਈਐ॥ਥੀਉਨਿਮਾਣਾਸਦਕੁਰਬਾਣਾਸਗਲਾਆਪੁਮਿਟਾਈਐ॥ਓਹੁਧਨੁ
ਭਾਗਸੁਧਾਜਿਨਿਪ੍ਰਭੁਲਧਾਹਮਤਿਸੁਪਹਿਆਪੁਵੇਚਾਇਆ॥ਨਾਨਕਦੀਨਸਰਣਿਸੁਖਸਾ
ਗਰਰਾਖੁਲਾਜਅਪਨਾਇਆ॥੪॥੧॥ਸੂਹੀਮਹਲਾ੫ ॥ਹਰਿਚਰਣਕਮਲਕੀ
ਟੇਕਸਤਿਗੁਰਿਦਿਤੀਤੁਸਿਕੈਬਲਿਰਾਮਜੀਉ॥ਹਰਿਅੰਮ੍ਰਿਤਿਭਰੇਭੰਡਾਰਸਭੁਕਿਛੁਹੈਘ
ਰਿਤਿਸਕੈਬਲਿਰਾਮਜੀਉ॥ਬਾਬੁਲੁਮੇਰਾਵਡਸਮਰਥਾਕਰਣਕਾਰਣਪ੍ਰਭੁਹਾਰਾ॥ਜਿ
ਸੁਸਿਮਰਤਦੁਖੁਕੋਈਨਲਾਗੈਭਉਜਲੁਪਾਰਿਉਤਾਰਾ॥ਆਦਿਜੁਗਾਦਿਭਗਤਨਕਾਰਾਖਾ
ਉਸਤਤਿਕਰਿਕਰਿਜੀਵਾ॥ਨਾਨਕਨਾਮੁਮਹਾਰਸੁਮੀਠਾਅਨਦਿਨੁਮਨਿਤਨਿਪੀਵਾ॥੧॥
ਹਰਿਆਪੇਲਏਮਿਲਾਇਕਿਉਵੇਛੋੜਾਥੀਵਈਬਲਿਰਾਮਜੀਉ॥ਜਿਸਨੋਤੇਰੀਟੇਕਸੋ
ਸਦਾਸਦਜੀਵਈਬਲਿਰਾਮਜੀਉ॥ਤੇਰੀਟੇਕਤੁਝੈਤੇਪਾਈਸਾਚੇਸਿਰਜਣਹਾਰਾ॥ਜਿ
ਸਤੇਖਾਲੀਕੋਈਨਾਹੀਐਸਾਪ੍ਰਭੂਹਮਾਰਾ॥ਸੰਤਜਨਾਮਿਲਿਮੰਗਲੁਗਾਇਆਦਿਨ
ਰੈਨਿਆਸਤੁਮਾਰੀ॥ਸਫਲੁਦਰਸੁਭੇਟਿਆਗੁਰੁਪੂਰਾਨਾਨਕਸਦਬਲਿਹਾਰੀ॥੨॥
ਸੰਮਲਿਆਸਚਥਾਨੁਮਾਨਮਹਤੁਸਚੁਪਾਇਆਬਲਿਰਾਮਜੀਉ॥ਸਤਿਗੁਰੁਮਿਲਿ
ਆਦਇਆਲੁਗੁਣਅਬਿਨਾਸੀਗਾਇਆਬਲਿਰਾਮਜੀਉ॥ਗੁਣਗੋਬਿੰਦਗਾਉਨਿ
ਤਨਿਤਪ੍ਰਾਣਪ੍ਰੀਤਮਸੁਆਮੀਆ॥ਸੁਭਦਿਵਸਆਏਗਹਿਕੰਠਿਲਾਏਮਿਲੇਅੰਤਰਜਾ

ਸੀਆ॥ਸਚੁਸੰਤੋਖੁਵਜਾਹਿਵਾਜੇਅਨਹਦਾਝੁਣਕਾਰੇ॥ਸੁਣਿਭੈਬਿਨਾਸੇਸਗਲਕਲਮਲ
ਪ੍ਰਭਪੁਰਖਕਰਣੈਹਾਰੇ॥੩॥ਉਪਜਿਆਤਤੁਗਿਆਨੁਸਾਹੁਰੈਪੇਈਐਇਕੁਹਰਿਬਸਿ
ਰਾਮਜੀਉ॥ਬ੍ਰਹਮੈਬ੍ਰਹਮੁਮਿਲਿਆਕੋਇਨਸਾਕੈਭਿੰਨਕਰਿਬਾਲਿਰਾਮਜੀਉ॥ਬਿਸਮੁ
ਪੇਖੈਬਿਸਮੁਸੁਣੀਐਬਿਸਮਾਦੁਨਦਰੀਆਇਆ॥ਜਲਿਥਲਿਮਹੀਅਲਿਪੂਰਨੁਸੁ
ਆਮੀ॥ਘਟਿਘਟਿਰਹਿਆਸਮਾਇਆ॥ਜਿਸਤੇਉਪਜਿਆਤਿਸੁਮਾਹਿਸਮਾਇਆ
ਕੀਮਤਿਕਹਣੁਨਜਾਏ॥ਜਿਸਕੇਚਲਤਨਜਾਹੀਲਖਣੇਨਾਨਕਤਿਸਹਿਧਿਆਏ॥੪॥
੨॥

ਰਾਗੁਸੂਹੀਛੰਤਮਹਲਾ੫ ਘਰੁ੨ ੴਸਤਿਗੁਰਪ੍ਰਸਾਦਿ॥

ਗੋਬਿੰਦਗੁਣਗਾਵਣਲਾਗੇ॥ਹਰਿਰੰਗਿਅਨਦਿਨੁਜਾਗੇ॥ਹਰਿਰੰਗਿਜਾਗੇਪਾਪਭਾਗੇ
ਮਿਲੇਸੰਤਪਿਆਰਿਆ॥ਗੁਰਚਰਣਲਾਗੇਭਰਮਭਾਗੇਕਾਜਸਗਲਸਵਾਰਿਆ॥ਸੁਣਿ
ਸ੍ਰਵਣਬਾਣੀਸਹਜਿਜਾਣੀਹਰਿਨਾਮੁਜਪਿਵਡਭਾਗੈ॥ਬਿਨਵੰਤਨਾਨਕਸਰਣਿਸੁਆ
ਮੀਜੀਉਪਿੰਡੁਪ੍ਰਭਆਗੈ॥੧॥ਅਨਹਤਸਬਦੁਸੁਹਾਵਾ॥ਸਚੁਮੰਗਲੁਹਰਿਜਸੁਗਾਵਾ
॥ਗੁਣਗਾਇਹਰਿਹਰਿਦੂਖਨਾਸੇਰਹਸੁਉਪਜੈਮਨਿਘਣਾ॥ਮਨੁਤਨੁਨਿਰਮਲੁਦੇਖਿ
ਦਰਸਨੁਨਾਮੁਪ੍ਰਭਕਾਮੁਖਿਭਣਾ॥ਹੋਇਰੇਣਸਾਧੂਪ੍ਰਭਅਰਾਧੂਆਪਣੇਪ੍ਰਭਭਾਵਾ॥ਬਿ
ਨਵੰਤਿਨਾਨਕਦਇਆਧਾਰਹੁਸਦਾਹਰਿਗੁਣਗਾਵਾ॥੨॥ਗੁਰਿਮਿਲਿਸਾਗਰੁਤਰਿਆ॥
ਹਰਿਚਰਣਜਪਤਨਿਸਤਰਿਆ॥ਹਰਿਚਰਣਧਿਆਏਸਭਿਫਲਪਾਏਮਿਟੇਆਵਣ
ਜਾਣਾ॥ਭਾਇਭਗਤਿਸੁਭਾਇਹਰਿਜਪਿਆਪਣੇਪ੍ਰਭਭਾਵਾ॥ਜਪਿਏਕੁਅਲਖ
ਅਪਾਰਪੂਰਨਤਿਸੁਬਿਨਾਨਹੀਕੋਈ॥ਬਿਨਵੰਤਿਨਾਨਕਗੁਰਿਭਰਮੁਖੋਇਆਜਤਦੇਖਾ
ਤਤਸੋਈ॥੩॥ਪਤਿਤਪਾਵਨਹਰਿਨਾਮਾ॥ਪੂਰਨਸੰਤਜਨਾਕੇਕਾਮਾ॥ਗੁਰੁਸੰਤੁਪਾ
ਇਆਪ੍ਰਭੁਧਿਆਇਆਸਗਲਇਛਾਪੁੰਨੀਆ॥ਹਉਤਾਪਬਿਨਸੇਸਦਾ
ਸਰਸੇਪ੍ਰਭਮਿਲੇਚਿਰੀਵਿਛੁੰਨਿਆ॥ਮਨਿਸਾਤਿਆਈਵਜੀਵਧਾਈਮਨਹੁ
ਕਦੇਨਵੀਸਰੈ॥ਬਿਨਵੰਤਿਨਾਨਕਸਤਿਗੁਰਿਦ੍ਰਿੜਾਇਆਸਦਾਭਜੁਜਗਦੀ
ਸਰੈ॥੪॥੧॥੩॥

ਰਾਗੁਸੂਹੀਛੰਤਮਹਲਾ੫ ਘਰੁ੩ ੴਸਤਿਗੁਰਪ੍ਰਸਾਦਿ॥

ਤੂਠਾਕੁਰੋਬੈਰਾਗਰੋਮੈਜੇਹੀਘਣਚੇਰੀਰਾਮ॥ਤੂੰਸਾਗਰੋਰਤਨਾਗਰੋਹਉਸਾਰਨਜਾਣਾਤੇਰੀਰਾਮ॥
ਸਾਰਨਜਾਣਾਤੂਵਡਦਾਣਾਕਰਿਮਿਹਰੰਮਤਿਸਾਂਈ॥ਕਿਰਪਾਕੀਜੈਸਾਮਤਿਦੀਜੈਆਠਪਹਰਤੁ
ਧੁਧਿਆਈ॥ਗਰਬੁਨਕੀਜੈਰੇਣਹੋਵੀਜੈਤਾਗਤਿਜੀਅਰੇਤੇਰੀ॥ਸਭਊਪਰਿਨਾਨਕਕਾਠਾ
ਕੁਰੁਮੈਜੇਹੀਘਣਚੇਰੀਰਾਮ॥੧॥ਤੁਮਗਉਹਰਅਤਿਗਹਿਰਗੰਭੀਰਾਤੁਮਪਿਰਹਮਬਹੁਰੀਆ
ਰਾਮ॥ਤੁਮਵਡੇਵਡੇਵਡਊਚੇਹਉਇਤਨੀਕਲਹੁਰੀਆਰਾਮ॥ਹਉਕਿਛੁਨਾਹੀਏਕੋਤੂਹੈਆ
ਪੇਆਪਿਸੁਜਾਨਾ॥ਅੰਮ੍ਰਿਤਦ੍ਰਿਸਟਿਨਿਮਖਪ੍ਰਭਜੀਵਾਸਰਬਰੰਗਰਸਮਾਨਾ॥ਚਰਣਹਸਰਨੀ
ਦਾਸਹਦਾਸੀਮਨਿਮਉਲੈਤਨੁਹਰੀਆ॥ਨਾਨਕਠਾਕੁਰੁਸਰਬਸਮਾਣਾਆਪਨਭਾਵਨਕਰੀ
ਆ॥੨॥ਤੁਝੁਊਪਰਿਮੇਰਾਹੈਮਾਣਾਤੂਹੈਮੇਰਾਤਾਣਾਰਾਮ॥ਸੁਰਤਿਮਤਿਚਤੁਰਾਈਤੇਰੀਤੂਜਾ
ਣਾਇਹਿਜਾਣਾਰਾਮ॥ਸੋਈਜਾਣੈਸੋਈਪਛਾਣੈਜਾਕਉਨਦਰਿਸਿਰੰਦੇ॥ਮਨਮੁਖਿਭੂਲੀ
ਬਹੁਤੀਰਾਹੀਫਾਥੀਮਾਇਆਫੰਦੇ॥ਠਾਕੁਰਭਾਣੀਸਾਗੁਣਵੰਤੀਤਿਨਹੀਸਭਰੰਗਮਾਣਾ॥
ਨਾਨਕਕੀਧਰਤੂਹੈਠਾਕੁਰਤੂਨਾਨਕਕਾਮਾਣਾ॥੩॥ਹਉਵਾਰੀਵੰਞਾਘੋਲੀਵੰਞਾਤੂਪਰਬਤੁ
ਮੇਰਾਓਲ੍ਹਾਰਾਮ॥ਹਉਬਲਿਜਾਈਲਖਲਖਲਖਬਰੀਆਜਿਨਿਭ੍ਰਮੁਪਰਦਾਖੋਲ੍ਹਾਰਾਮ॥ਮਿ
ਟੇਅੰਧਾਰੇਤਜੇਬਿਕਾਰੇਠਾਕੁਰਸਿਉਮਨੁਮਾਨਾ॥ਪ੍ਰਭਜੀਭਾਣੀਭਈਨਿਕਾਣੀਸਫਲਜ
ਨਮੁਪਰਵਾਨਾ॥ਭਈਅਮੋਲੀਭਾਰਾਤੋਲੀਮੁਕਤਿਜੁਗਤਿਦਰੁਖੋਲ੍ਹਾ॥ਕਹੁਨਾਨਕਹਉਨਿ
ਰਭਉਹੋਈਸੋਪ੍ਰਭੁਮੇਰਾਓਲ੍ਹਾ॥੪॥੧॥੪॥ਸੂਹੀਮਹਲਾ੫॥ਸਾਜਨੁਪੁਰਖੁਸਤਿ
ਗੁਰੁਮੇਰਾਪੂਰਾਤਿਸੁਬਿਨੁਅਵਰੁਨਜਾਣਾਰਾਮ॥ਮਾਤਪਿਤਾਭਾਈਸੁਤਬੰਧਪਜੀਅਪ੍ਰਾਣਮ
ਨਿਭਾਣਾਰਾਮ॥ਜੀਉਪਿੰਡੁਸਭੁਤਿਸਕਾਦੀਆਸਰਬਗੁਣਾਭਰਪੂਰੇ॥ਅੰਤਰਜਾਮੀਸੋਪ੍ਰ
ਭੁਮੇਰਾਸਰਬਰਹਿਆਭਰਪੂਰੇ॥ਤਾਕੀਸਰਣਿਸਰਬਸੁਖਪਾਏਹੋਏਸਰਬਕਲਿਆਣਾ॥
ਸਦਾਸਦਾਪ੍ਰਭਕਉਬਲਿਹਾਰੈਨਾਨਕਸਦਕੁਰਬਾਣਾ॥੧॥ਐਸਾਗੁਰੁਵਡਭਾਗੀਪਾਈ
ਐਜਿਤੁਮਿਲਿਐਪ੍ਰਭੁਜਾਪੈਰਾਮ॥ਜਨਮਜਨਮਕੇਕਿਲਵਿਖਉਤਰਹਿਹਰਿਸੰਤਧੂੜੀਨਿ
ਤਨਾਪੈਰਾਮ॥ਹਰਿਧੂੜੀਨਾਈਐਪ੍ਰਭੂਧਿਆਈਐਬਾਹੁੜਿਜੋਨਿਨਆਈਐ॥ਗੁਰਚਰ
ਣੀਲਾਗੇਭ੍ਰਮਭਉਭਾਗੇਮਨਿਚਿੰਦਿਆਫਲੁਪਾਈਐ॥ਹਰਿਗੁਣਨਿਤਗਾਏਨਾਮੁਧਿਆਏ

ਫਿਰਿਸੋਗੁਨਾਹੀਸੰਤਾਪੋ॥ਨਾਨਕਸੋਪ੍ਰਭੁਜੀਅਕਾਦਾਤਾਪੂਰਾਜਿਸੁਪਰਤਾਪੋ॥੨॥ਸਹੀਕੇ
ਹਰਿਗੁਣਨਿਧੇਹਰਿਸੰਤਨਕੈਵਸਿਆਏਰਾਮ॥ਸੰਤਚਰਣਗੁਰਸੇਵਾਲਾਗੇਤਿਨੀਪਰਮਪ
ਦਪਾਏਰਾਮ॥ਪਰਮਪਦੁਪਾਇਆਆਪੁਮਿਟਾਇਆਹਰਿਪੂਰਨਕਿਰਪਾਧਾਰੀ॥ਸਫ
ਲਜਨਮੁਹੋਆਭਉਭਾਗਾਹਰਿਭੇਟਿਆਏਕੁਮੁਰਾਰੀ॥ਜਿਸਕਾਸਾਤਿਨਹੀਮੇਲਿਲੀਆ
ਜੋਤੀਜੋਤਿਸਮਾਇਆ॥ਨਾਨਕਨਾਮੁਨਿਰੰਜਨੁਜਪੀਐਮਿਲਿਸਤਿਗੁਰਸੁਖੁਪਾਇਆ॥
੩॥ਗਾਉਮੰਗਲੋਨਿਤਹਰਿਜਨਹੁਪੁੰਨੀਇਛਸਬਾਈਰਾਮ॥ਰੰਗਿਰਤੇਅਪੁਨੇਸੁਆਮੀਸੇ
ਤੀਮਰੈਨਆਵੈਜਾਈਰਾਮ॥ਅਬਿਨਾਸੀਪਾਇਆਨਾਮੁਧਿਆਇਆਸਗਲਮਨੋਰਥ
ਪਾਏ॥ਸਾਂਤਿਸਹਜਆਨੰਦਘਨੇਰੇਗੁਰਚਰਣੀਮਨੁਲਾਏ॥ਪੂਰਿਰਹਿਆਘਟਿਘਟਿਅ
ਬਿਨਾਸੀਥਾਨਥਨੰਤਰਿਸਾਈ॥ਕਹੁਨਾਨਕਕਾਰਜਸਗਲੇਪੂਰੇਗੁਰਚਰਣੀਮਨੁਲਾਈ॥੪॥
੨॥੫॥ਸੂਹੀਮਹਲਾ੫ ॥ਕਰਿਕਿਰਪਾਮੇਰੇਪ੍ਰੀਤਮਸੁਆਮੀਨੇਤ੍ਰਦੇਖਹਿਦਰਸੁਤੇਰਾ
ਰਾਮ॥ਲਾਖਜਿਹਵਾਦੇਹੁਮੇਰੇਪਿਆਰੇਮੁਖੁਹਰਿਆਰਾਧੇਮੇਰਾਰਾਮ॥ਹਰਿਆਰਾਧੇਜਮਪੰਥੁ
ਸਾਧੇਦੂਖੁਨਵਿਆਪੈਕੋਈ॥ਜਲਿਥਲਿਮਹੀਅਲਿਪੂਰਨਸੁਆਮੀਜਤਦੇਖਾਤਤਸੋਈ॥
॥ ਭਰਮਮੋਹਬਿਕਾਰਨਾਠੇਪ੍ਰਭੁਨੇਰਹੂਤੇਨੇਰਾ॥ਨਾਨਕਕਉਪ੍ਰਭਕਿਰਪਾਕੀਜੈਨੇਤ੍ਰਦੇਖਹਿਦਰ
ਸੁਤੇਰਾ॥੧॥ਕੋਟਿਕਰਨਦੀਜਹਿਪ੍ਰਭਪ੍ਰੀਤਮਹਰਿਗੁਣਸੁਣੀਅਹਿਅਬਿਨਾਸੀਰਾਮ॥
ਸੁਣਿਸੁਣਿਇਹੁਮਨੁਨਿਰਮਲੁਹੋਵੈਕਟੀਐਕਾਲਕੀਫਾਸੀਰਾਮ॥ਕਟੀਐਜਮਫਾਸੀਸਿ
ਮਰਿਅਬਿਨਾਸੀਸਗਲਮੰਗਲਸੁਗਿਆਨਾ॥ਹਰਿਹਰਿਜਪੁਜਪੀਐਦਿਨਰਾਤੀਲਾਗੈ
ਸਹਜਿਧਿਆਨਾ॥ਕਲਮਲਦੁਖਜਾਰੇਪ੍ਰਭੂਚਿਤਾਰੇਮਨਕੀਦੁਰਮਤਿਨਾਸੀ॥ਕਹੁਨਾਨ
ਕਪ੍ਰਭਕਿਰਪਾਕੀਜੈਹਰਿਗੁਣਸੁਣੀਅਹਿਅਵਿਨਾਸੀ॥੨॥ਕਰੋੜਿਹਸਤਤੇਰੀਟਹਲ
ਕਮਾਵਹਿਚਰਣਚਲਹਿਪ੍ਰਭਮਾਰਗਿਰਾਮ॥ਭਵਸਾਗਰਨਾਵਹਰਿਸੇਵਾਜੋਚੜੈਤਿਸ
ਤਾਰਗਿਰਾਮ॥ਭਵਜਲੁਤਰਿਆਹਰਿਹਰਿਸਿਮਰਿਆਸਗਲਮਨੋਰਥਪੂਰੇ॥ਮਹਾਬਿ
ਕਾਰਗਏਸੁਖਉਪਜੇਬਾਜੇਅਨਹਦਤੂਰੇ॥ਮਨਬਾਂਛਤਫਲਪਾਏਸਗਲੇਕੁਦਰਤਿਕੀਮ
ਅਪਾਰਗਿ॥ਕਹੁਨਾਨਕਪ੍ਰਭਕਿਰਪਾਕੀਜੈਮਨੁਸਦਾਚਲੈਤੇਰੈਮਾਰਗਿ॥੩॥ਏਹੋਵਰੁਏਹਾ
ਵਡਿਆਈਇਹੁਧਨੁਹੋਇਵਡਭਾਗਾਰਾਮ॥ਏਹੋਰੰਗੁਏਹੋਰਸਭੋਗਾਹਰਿਚਰਣੀਮਨੁਲਾ

ਗਾਰਾਮ॥ਮਨੁਲਾਗਾਚਰਣੇਪ੍ਰਭਕੀਸਰਣੇਕਰਣਕਾਰਣਗੋਪਾਲਾ॥ਸਭੁਕਿਛੁਤੇਰਾਤੂਪ੍ਰ
ਭੁਮੇਰਾਮੇਰੇਠਾਕੁਰਦੀਨਦਇਆਲਾ॥ਮੋਹਿਨਿਰਗੁਣਪ੍ਰੀਤਮਸੁਖਸਾਗਰਸੰਤਸੰਗਿਮਨੁਜਾ
ਗਾ॥ਕਹੁਨਾਨਕਪ੍ਰਭਿਕਿਰਪਾਕੀਨੀਚਰਣਕਮਲਮਨੁਲਾਗਾ॥੪॥੩॥੬॥ਸੂਹੀਮਹਲਾ
੫ ॥ਹਰਿਜਪੇਹਰਿਮੰਦਰੁਸਾਜਿਆਸੰਤਭਗਤਗੁਣਗਾਵਹਿਰਾਮ॥ਸਿਮਰਿਸਿਮ
ਰਿਸੁਆਮੀਪ੍ਰਭੁਅਪਨਾਸਗਲੇਪਾਪਤਜਾਵਹਿਰਾਮ॥ਹਰਿਗੁਣਗਾਇਪਰਮਪਦੁਪਾਇ
ਆਪ੍ਰਭਕੀਊਤਮਬਾਣੀ॥ਸਹਜਕਥਾਪ੍ਰਭਕੀਅਤਿਮੀਠੀਕਥੀਅਕਥਕਹਾਣੀ॥ਭਲਾ
ਸੰਜੋਗੁਮੂਰਤੁਪਲੁਸਾਚਾਅਬਿਚਲਨੀਵਰਖਾਈ॥ਜਨਨਾਨਕਪ੍ਰਭਭਏਦਇਆਲਾ
ਸਰਬਕਲਾਬਣਿਆਈ॥੧॥ਆਨੰਦਾਵਜਹਿਨਿਤਵਾਜੇਪਾਰਬ੍ਰਹਮੁਮਨਿਵੂਠਾਰਾਮ॥ਗੁ
ਰਮੁਖੇਸਚੁਕਰਣੀਸਾਰੀਬਿਨਸੇਭ੍ਰਮਭੈਝੂਠਾਰਾਮ॥ਅਨਹਦਬਾਣੀਗੁਰਮੁਖਿਵਖਾਣੀਜ
ਸੁਸੁਣਿਸੁਣਿਮਨੁਤਨੁਹਰਿਆ॥ਸਰਬਸੁਖਾਤਿਸਹੀਬਣਿਆਏਜੋਪ੍ਰਭਿਅਪਨਾਕਰਿਆ॥
ਘਰਮਹਿਨਵਨਿਧਿਭਰੇਭੰਡਾਰਾਰਾਮਨਾਮਿਰੰਗੁਲਾਗਾ॥ਨਾਨਕਜਨਪ੍ਰਭੁਕਦੇਨਵਿਸਰੈ
ਪੂਰਨਜਾਕੇਭਾਗਾ॥੨॥ਛਾਇਆਪ੍ਰਭਿਛਤ੍ਰਪਤਿਕੀਨੀਸਗਲੀਤਪਤਿਬਿਨਾਸੀਰਾਮ॥
ਦੂਖਪਾਪਕਾਡੇਰਾਢਾਠਾਕਾਰਜੁਆਇਆਰਾਸੀਰਾਮ॥ਹਰਿਪ੍ਰਭਿਫੁਰਮਾਇਆਮਿਟੀਬਲਾ
ਇਆਸਾਚੁਧਰਮੁਪੁੰਨੁਫਲਿਆ॥ਸੋਪ੍ਰਭੁਅਪੁਨਾਸਦਾਧਿਆਈਐਸੋਵਤਬੈਸਤਖਲਿ
ਆ॥ਗੁਣਨਿਧਾਨਸੁਖਸਾਗਰਸੁਆਮੀਜਲਿਥਲਿਮਹੀਅਲਿਸੋਈ॥ਜਨਨਾਨਕਪ੍ਰ
ਭਕੀਸਰਣਾਈਤਿਸੁਬਿਨੁਅਵਰੁਨਕੋਈ॥੩॥ਮੇਰਾਘਰੁਬਨਿਆਬਨੁਤਾਲੁਬਨਿਆ
ਪ੍ਰਭਪਰਸੇਹਰਿਰਾਇਆਰਾਮ॥ਮੇਰਾਮਨੁਸੋਹਿਆਮੀਤਸਾਜਨਸਰਸੇਗੁਣਮੰਗਲਹਰਿ
ਗਾਇਆਰਾਮ॥ਗੁਣਗਾਇਪ੍ਰਭੂਧਿਆਇਸਾਚਾਸਗਲਇਛਾਪਾਈਆ॥ਗੁਰਚਰਣ
ਲਗੇਸਦਾਜਾਗੇਮਨਿਵਜੀਆਵਾਧਾਈਆ॥ਕਰੀਨਦਰਿਸੁਆਮੀਸੁਖਹਗਾਮੀਹਲਤੁਪ
ਲਤੁਸਵਾਰਿਆ॥ਬਿਨਵੰਤਿਨਾਨਕਨਿਤਨਾਮੁਜਪੀਐਜੀਉਪਿੰਡੁਜਿਨਿਧਾਰਿਆ॥੪
॥੪॥੭॥ਸੂਹੀਮਹਲਾ੫ ॥ਭੈਸਾਗਰੋਭੈਸਾਗਰੁਤਰਿਆਹਰਿਹਰਿਨਾਮੁਧਿਆਏਰਾ
ਮ॥ਬੋਹਿਥੜਾਹਰਿਚਰਣਅਰਾਧੇਮਿਲਿਸਤਿਗੁਰਪਾਰਿਲਘਾਏਰਾਮ॥ਗੁਰਸਬਦੀਤਰੀ
ਐਬਹੁੜਿਨਮਰੀਐਚੂਕੈਆਵਣਜਾਣਾ॥ਜੋਕਿਛੁਕਰੈਸੋਈਭਲਮਾਨਉਤਾਮਨਸਹਜਿ

ਸਮਾਣਾਦੂਖਭੂਖਨਰੋਗਨਬਿਆਪੈਸੁਖਸਾਗਰਸਰਣੀਪਾਏਹਰਿਸਿਮਰਿਸਿਮਰਿ
ਨਾਨਕਰੰਗਿਰਾਤਾਮਨਕੀਚਿੰਤਮਿਟਾਏ॥੧॥ਸੰਤਜਨਾਹਰਿਮੰਤ੍ਰੁਦ੍ਰਿੜਾਇਆਹਰਿਸਾਜਨਵ
ਸਗਤਿਕੀਨੇਰਾਮਆਪਨੜਾਮਨੁਆਗੈਧਰਿਆਸਰਬਸੁਠਾਕੁਰਿਦੀਨੇਰਾਮਕਰਿਅਪੁਨੀ
ਦਾਸੀਮਿਟੀਉਦਾਸੀਹਰਿਮੰਦਰਿਥਿਤਿਪਾਈਅਨਦਬਿਨੋਦਸਿਮਰਹੁਪ੍ਰਭੁਸਾਚਾਵਿਛੁ
ੜਿਕਬਹੂਨਜਾਈਸਾਵਡਭਾਗਣਿਸਦਾਸੋਹਾਗਣਿਰਾਮਨਾਮਗੁਣਚੀਨੇਕਹੁਨਾਨ
ਕਰਵਹਿਰੰਗਿਰਾਤੇਪ੍ਰੇਮਮਹਾਰਸਿਭੀਨੇ॥੨॥ਅਨਦਬਿਨੋਦਭਏਨਿਤਸਖੀਏਮੰਗਲ
ਸਦਾਹਮਾਰੈਰਾਮਆਪਨੜੈਪ੍ਰਭਿਆਪਿਸੀਗਾਰੀਸੋਭਾਵੰਤੀਨਾਰੇਰਾਮਸਹਜਸੁ
ਭਾਇਭਏਕਿਰਪਾਲਾਗੁਣਅਵਗਣਨਬੀਚਾਰਿਆਕੰਠਿਲਗਾਇਲੀਏਜਨਅਪੁਨੇ
ਰਾਮਨਾਮਉਰਿਧਾਰਿਆਮਾਨਮੋਹਮਦਸਗਲਬਿਆਪੀਕਰਿਕਿਰਪਾਆਪਿਨਿਵਾਰੇ
ਕਹੁਨਾਨਕਭੈਸਾਗਰੁਤਰਿਆਪੂਰਨਕਾਜਹਮਾਰੇ॥੩॥ਗੁਣਗੋਪਾਲਗਾਵਹੁਨਿਤਸਖੀਹੋ
ਸਗਲਮਨੋਰਥਪਾਏਰਾਮਸਫਲਜਨਮੁਹੋਆਮਿਲਿਸਾਧੂਏਕੰਕਾਰੁਧਿਆਏਰਾਮ
ਜਪਿਏਕਪ੍ਰਭੂਅਨੇਕਰਵਿਆਸਰਬਮੰਡਲਿਛਾਇਆਬ੍ਰਹਮੋਪਸਾਰਾਬ੍ਰਹਮਪਸਰਿ
ਆਸਭੁਬ੍ਰਹਮੁਦ੍ਰਿਸਟੀਆਇਆਜਲਿਥਲਿਮਹੀਅਲਿਪੂਰਿਪੂਰਨਤਿਸੁਬਿਨਾ
ਨਹੀਜਾਏਪੇਖਿਦਰਸਨੁਨਾਨਕਬਿਗਸੇਆਪਿਲਏਮਿਲਾਏ॥੪॥੫॥੮॥ਸੂਹੀਮ
ਹਲਾ੫ ॥ਅਬਿਚਲਨਗਰੁਗੋਬਿੰਦਗੁਰੂਕਾਨਾਮੁਜਪਤਸੁਖੁਪਾਇਆਰਾਮ
ਮਨਇਛੇਸੇਈਫਲਪਾਏਕਰਤੈਆਪਿਵਸਾਇਆਰਾਮਕਰਤੈਆਪਿਵਸਾਇਆ
ਸਰਬਸੁਖਪਾਇਆਪੁਤਭਾਈਸਿਖਬਿਗਾਸੇਗੁਣਗਾਵਹਿਪੂਰਨਪਰਮੇਸੁਰਕਾਰਜੁ
ਆਇਆਰਾਸੇਪ੍ਰਭੁਆਪਿਸੁਆਮੀਆਪੇਰਖਾਆਪਿਪਿਤਾਆਪਿਮਾਇਆਕਹੁ
ਨਾਨਕਸਤਿਗੁਰਬਲਿਹਾਰੀਜਿਨਿਏਹੁਥਾਨੁਸੁਹਾਇਆ॥੧॥ਘਰਮੰਦਰਹਟਨਾਲੇਸੋ
ਹੇਜਿਸੁਵਿਚਿਨਾਮੁਨਿਵਾਸੀਰਾਮਸੰਤਭਗਤਹਰਿਨਾਮੁਅਰਾਧਹਿਕਟੀਐਜਮਕੀਫਾ
ਸੀਰਾਮਕਾਟੀਜਮਫਾਸੀਪ੍ਰਭਿਅਬਿਨਾਸੀਹਰਿਹਰਿਨਾਮੁਧਿਆਏ॥ਸਗਲਸਮਗ੍ਰੀਪੂ
ਰਨਹੋਈਮਨਇਛੇਫਲਪਾਏਸੰਤਸਜਨਸੁਖਿਮਾਣਹਿਰਲੀਆਦੂਖਦਰਦਭ੍ਰਮਨਾ
ਸੀਸਬਦਿਸਵਾਰੇਸਤਿਗੁਰਿਪੂਰੈਨਾਨਕਸਦਬਲਿਜਾਸੀ॥੨॥ਦਾਤਿਖਸਮਕੀਪੂ

ਰੀਹੋਈਨਿਤਨਿਤਚੜੈਸਵਾਈਰਾਮਪਾਰਬ੍ਰਹਮਿਖਸਮਾਨਾਕੀਆਜਿਸਦੀਵਡੀਵਡਿਆਈ
ਰਾਮਆਦਿਜੁਗਾਦਿਭਗਤਨਕਾਰਾਖਾਸੋਪ੍ਰਭੁਭਇਆਦਇਆਲਾਜੀਅਜੰਤਸਭਿ
ਸੁਖੀਵਸਾਏਪ੍ਰਭਿਆਪੇਕਰਿਪ੍ਰਤਿਪਾਲਾਦਹਦਿਸਪੂਰਿਰਹਿਆਜਸੁਸੁਆਮੀਕੀਮਤਿਕਹ
ਣੁਨਜਾਈਕਹੁਨਾਨਕਸਤਿਗੁਰਬਲਿਹਾਰੀਜਿਨਿਅਬਿਚਲਨੀਵਰਖਾਈ॥੩॥ਗਿਆ
ਨਧਿਆਨਪੂਰਨਪਰਮੇਸੁਰਹਰਿਹਰਿਕਥਾਨਿਤਸੁਣੀਐਰਾਮਅਨਹਦਚੋਜਭਗਤਭਵ
ਭੰਜਨਅਨਹਦਵਾਜੇਧੁਨੀਐਰਾਮਅਨਹਦਝੁਣਕਾਰੇਤਤੁਬੀਚਾਰੇਸੰਤਗੋਸਟਿਨਿਤ
ਹੋਵੈਹਰਿਨਾਮੁਅਰਾਧਿਮੈਲੁਸਭਕਾਟੀਕਿਲਵਿਖਸਗਲੇਖੋਵੈਤਹਜਨਮਨਮਰਣਾ
ਆਵਣਜਾਣਾਬਹੁੜਿਨਪਾਈਐਜੋਨੀਐਨਾਨਕਗੁਰੁਪਰਮੇਸਰੁਪਾਇਆਜਿਸੁਪ੍ਰਸਾਦਿ
ਇਛਪੁਨੀਐ॥੪॥੬॥੯॥ਸੂਹੀਮਹਲਾ੫ ॥ਸੰਤਾਕੇਕਾਰਜਿਆਪਿਖਲੋਇਆ
ਹਰਿਕੰਮੁਕਰਾਵਣਿਆਇਆਰਾਮਧਰਤਿਸੁਹਾਵੀਤਾਲੁਸੁਹਾਵਾਵਿਚਿਅੰਮ੍ਰਿਤਜਲੁ
ਛਾਇਆਰਾਮਅੰਮ੍ਰਿਤਜਲੁਛਾਇਆਪੂਰਨਸਾਜੁਕਰਾਇਆਸਗਲਮਨੋਰਥਪੂਰੇਜੈਜੈ
ਕਾਰੁਭਇਆਜਗਅੰਤਰਿਲਾਥੇਸਗਲਵਿਸੂਰੇਪੂਰਨਪੁਰਖਅਚੁਤਅਬਿਨਾਸੀਜਸੁਵੇ
ਦਪੁਰਾਣੀਗਾਇਆਅਪਨਾਬਿਰਦੁਰਖਿਆਪਰਮੇਸਰਿਨਾਨਕਨਾਮੁਧਿਆਇਆ॥੧॥
ਨਵਨਿਧਿਸਿਧਿਰਿਧਿਦੀਨੇਕਰਤੇਤੋਟਿਨਆਵੈਕਾਈਰਾਮਖਾਤਖਰਚਤਬਿਲਛਤਸੁ
ਖੁਪਾਇਆਕਰਤੇਕੀਦਾਤਿਸਵਾਈਰਾਮਦਾਤਿਸਵਾਈਨਿਖੁਟਿਨਜਾਈਅੰਤਰਜਾਮੀ
ਪਾਇਆਕੋਟਿਬਿਘਨਸਗਲੇਉਠਿਨਾਠੇਦੂਖੁਨਨੇੜੈਆਇਆਸਾਂਤਿਸਹਜਆਨੰ
ਦਘਨੇਰੇਬਿਨਸੀਭੂਖਸਬਾਈਨਾਨਕਗੁਣਗਾਵਹਿਸੁਆਮੀਕੇਅਚਰਜੁਜਿਸੁਵਡਿਆ
ਈਰਾਮ॥੨॥ਜਿਸਕਾਕਾਰਜੁਤਿਨਹੀਕੀਆਮਾਣਸੁਕਿਆਵੇਚਾਰਾਰਾਮਭਗਤਸੋਹਨਿ
ਹਰਿਕੇਗੁਣਗਾਵਹਿਸਦਾਕਰਹਿਜੈਕਾਰਾਰਾਮਗੁਣਗਾਇਗੋਬਿੰਦਅਨਦਉਪਜੇਸਾਧਸੰ
ਗਤਿਸੰਗਿਬਨੀਜਿਨਿਉਦਮੁਕੀਆਤਾਲਕੇਰਾਤਿਸਕੀਉਪਮਾਕਿਆਗਨੀਅਠਸਠਿ
ਤੀਰਥਪੁੰਨਕਿਰਿਆਮਹਾਨਿਰਮਲਚਾਰਾਪਤਿਤਪਾਵਨੁਬਿਰਦੁਸੁਆਮੀਨਾਨਕਸਬਦ
ਅਧਾਰਾ॥੩॥ਗੁਣਨਿਧਾਨਮੇਰਾਪ੍ਰਭੁਕਰਤਾਉਸਤਤਿਕਉਨੁਕਰੀਜੈਰਾਮਸੰਤਾਕੀਬੇਨੰਤੀ
ਸੁਆਮੀਨਾਮੁਮਹਾਰਸੁਦੀਜੈਰਾਮਨਾਮੁਦੀਜੈਦਾਨੁਕੀਜੈਬਿਸਰੁਨਾਹੀਇਕਖਿਨੋਗੁਣ

ਗੋਪਾਲ ਉਚਰੁ ਰਸਨਾ ਸਦਾ ਗਾਈਐ ਅਨਦਿਨੋ ॥ ਜਿਸੁ ਪ੍ਰੀਤਿ ਲਾਗੀ ਨਾਮ ਸੇਤੀ ਮਨੁ ਤਨੁ ਅੰਮ੍ਰਿਤ ਭਿੰਨਾ ॥ ਬਿਨਵੰਤਿ ਨਾਨਕ ਇਛ ਪੁੰਨੀ ਪੇਖਿ ਦਰਸਨੁ ਜੀਨਾ ॥੪॥੭॥੧੦॥

ਰਾਗੁ ਸੂਹੀ ਮਹਲਾ ੫ ਛੰਤ ੴ ਸਤਿਗੁਰ ਪ੍ਰਸਾਦਿ ॥

ਮਿਠ ਬੋਲੜਾ ਜੀ ਹਰਿ ਸਜਣੁ ਸੁਆਮੀ ਮੋਰਾ ॥ ਹਉ ਸੰਮਲਿ ਥਕੀ ਜੀ ਓਹੁ ਕਦੇ ਨ ਬੋਲੈ ਕਉਰਾ ॥ ਕਉੜਾ ਬੋਲਿ ਨ ਜਾਨੈ ਪੂਰਨ ਭਗਵਾਨੈ ਅਉਗਣੁ ਕੋ ਨ ਚਿਤਾਰੇ ॥ ਪਤਿਤ ਪਾਵਨੁ ਹਰਿ ਬਿਰਦੁ ਸਦਾਏ ਇਕੁ ਤਿਲੁ ਨਹੀ ਭੰਨੈ ਘਾਲੇ ॥ ਘਟ ਘਟ ਵਾਸੀ ਸਰਬ ਨਿਵਾਸੀ ਨੇੜੈ ਹੀ ਤੇ ਨੇੜਾ ॥ ਨਾਨਕ ਦਾਸੁ ਸਦਾ ਸਰਣਾਗਤਿ ਹਰਿ ਅੰਮ੍ਰਿਤ ਸਜਣੁ ਮੇਰਾ ॥੧॥

ਹਉ ਬਿਸਮੁ ਭਈ ਜੀ ਹਰਿ ਦਰਸਨੁ ਦੇਖਿ ਅਪਾਰਾ ॥ ਮੇਰਾ ਸੁੰਦਰੁ ਸੁਆਮੀ ਜੀ ਹਉ ਚਰਨ ਕਮਲ ਪਗ ਛਾਰਾ ॥ ਪ੍ਰਭ ਪੇਖਤ ਜੀਵਾ ਠੰਢੀ ਥੀਵਾ ਤਿਸੁ ਜੇਵਡੁ ਅਵਰੁ ਨ ਕੋਈ ॥ ਆਦਿ ਅੰਤਿ ਮਧਿ ਪ੍ਰਭੁ ਰਵਿਆ ਜਲਿ ਥਲਿ ਮਹੀਅਲਿ ਸੋਈ ॥ ਚਰਨ ਕਮਲ ਜਪਿ ਸਾਗਰੁ ਤਰਿਆ ਭਵਜਲ ਉਤਰੇ ਪਾਰਾ ॥ ਨਾਨਕ ਸਰਣਿ ਪੂਰਨ ਪਰਮੇਸੁਰ ਤੇਰਾ ਅੰਤੁ ਨ ਪਾਰਾਵਾਰਾ ॥੨॥

ਹਉ ਨਿਮਖ ਨ ਛੋਡਾ ਜੀ ਹਰਿ ਪ੍ਰੀਤਮ ਪ੍ਰਾਨ ਅਧਾਰੋ ॥ ਗੁਰਿ ਸਤਿਗੁਰ ਕਹਿਆ ਜੀ ਸਾਚਾ ਅਗਮ ਬੀਚਾਰੋ ॥ ਮਿਲਿ ਸਾਧੂ ਦੀਨਾ ਤਾ ਨਾਮੁ ਲੀਨਾ ਜਨਮ ਮਰਣ ਦੁਖ ਨਾਠੇ ॥ ਸਹਜ ਸੂਖ ਆਨੰਦ ਘਨੇਰੇ ਹਉਮੈ ਬਿਨਠੀ ਗਾਠੇ ॥ ਸਭ ਕੈ ਮਧਿ ਸਭ ਹੂ ਤੇ ਬਾਹਰਿ ਰਾਗ ਦੋਖ ਤੇ ਨਿਆਰੋ ॥ ਨਾਨਕ ਦਾਸ ਗੋਬਿੰਦ ਸਰਣਾਈ ਹਰਿ ਪ੍ਰੀਤਮੁ ਮਨਹਿ ਸਧਾਰੋ ॥੩॥

ਮੈ ਖੋਜਤ ਖੋਜਤ ਜੀ ਹਰਿ ਨਿਹਚਲੁ ਸੁ ਘਰੁ ਪਾਇਆ ॥ ਸਭਿ ਅਧ੍ਰੁਵ ਡਿਠੇ ਜੀਉ ਤਾ ਚਰਨ ਕਮਲ ਚਿਤੁ ਲਾਇਆ ॥ ਪ੍ਰਭੁ ਅਬਿਨਾਸੀ ਹਉ ਤਿਸ ਕੀ ਦਾਸੀ ਮਰੈ ਨ ਆਵੈ ਜਾਏ ॥ ਧਰਮ ਅਰਥ ਕਾਮ ਸਭਿ ਪੂਰਨ ਮਨਿ ਚਿੰਦੀ ਇਛ ਪੁਜਾਏ ॥ ਸ੍ਰੁਤਿ ਸਿਮ੍ਰਿਤਿ ਗੁਨ ਗਾਵਹਿ ਕਰਤੇ ਸਿਧ ਸਾਧਿਕ ਮੁਨਿ ਜਨ ਧਿਆਇਆ ॥ ਨਾਨਕ ਸਰਣਿ ਕ੍ਰਿਪਾ ਨਿਧਿ ਸੁਆਮੀ ਵਡਭਾਗੀ ਹਰਿ ਹਰਿ ਗਾਇਆ ॥੪॥੧॥੧੧॥

ੴ ਸਤਿਗੁਰ ਪ੍ਰਸਾਦਿ ॥ ਵਾਰ ਸੂਹੀ ਕੀ ਸਲੋਕਾ ਨਾਲਿ ਮਹਲਾ ੩ ॥ ੪੦੦

ਸਲੋਕੁ ਮਃ ੩ ॥ ਸੂਹੈ ਵੇਸਿ ਦੋਹਾਗਣੀ ਪਰ ਪਿਰੁ ਰਾਵਣ ਜਾਇ ॥ ਪਿਰੁ ਛੋਡਿਆ ਘਰਿ ਆਪਣੈ ਮੋਹੀ ਦੂਜੈ ਭਾਇ ॥ ਮਿਠਾ ਕਰਿ ਕੈ ਖਾਇਆ ਬਹੁ ਸਾਦਹੁ ਵਧਿਆ ਰੋਗੁ ॥ ਸੁਧੁ ਭਤਾਰੁ ਹਰਿ ਛੋਡਿਆ ਫਿਰਿ ਲਗਾ ਜਾਇ ਵਿਜੋਗੁ ॥ ਗੁਰਮੁਖਿ ਹੋਵੈ ਸੁ ਪਲਟਿਆ ਹਰਿ ਰਾਤੀ ਸਾਜਿ ਸੀਗਾਰਿ ॥ ਸਹਜਿ ਸਚੁ ਪਿਰੁ ਰਾਵਿਆ ਹਰਿ ਨਾਮੁ ਉਰ ਧਾਰਿ ॥ ਆਗਿਆਕਾਰੀ ਸਦਾ ਸੋਹਾਗਣਿ ਆਪਿ ਮੇਲੀ ਕਰਤਾਰਿ ॥ ਨਾਨਕ ਪਿਰੁ ਪਾਇਆ ਹਰਿ ਸਾਚਾ ਸਦਾ ਸੋਹਾਗਣਿ ਨਾਰਿ ॥੧॥ ਮਃ ੩ ॥ ਸੂਹਵੀਏ ਨਿਮਾਣੀਏ ਸੋ ਸਹੁ ਸਦਾ ਸਮਾਲਿ ॥ ਨਾਨਕ ਜਨਮੁ ਸਵਾਰਹਿ ਆਪਣਾ ਕੁਲੁ ਭੀ ਛੁਟੀ ਨਾਲਿ ॥੨॥ ਪਉੜੀ ॥ ਆਪੇ ਤਖਤੁ ਰਚਾਇਓਨੁ ਆਕਾਸ ਪਤਾਲਾ ॥ ਹੁਕਮੇ ਧਰਤੀ ਸਾਜੀਅਨੁ ਸਚੀ ਧਰਮ ਸਾਲਾ ॥ ਆਪਿ ਉਪਾਇ ਖਪਾਇਦਾ ਸਚੇ ਦੀਨ ਦਇਆਲਾ ॥ ਸਭਨਾ ਰਿਜਕੁ ਸੰਬਾਹਿਦਾ ਤੇਰਾ ਹੁਕਮੁ ਨਿਰਾਲਾ ॥ ਆਪੇ ਆਪਿ ਵਰਤਦਾ ਆਪੇ ਪ੍ਰਤਿਪਾਲਾ ॥੧॥

ਸਲੋਕੁ ਮਃ ੩ ॥ ਸੂਹਬ ਤਾ ਸੋਹਾਗਣੀ ਜਾ ਮੰਨਿ ਲੈਹਿ ਸਚੁ ਨਾਉ ॥ ਸਤਿਗੁਰੁ ਅਪਣਾ ਮਨਾਇ ਲੈ ਰੂਪੁ ਚੜੀ ਤਾ ਅਗਲਾ ਦੂਜਾ ਨਾਹੀ ਥਾਉ ॥ ਐਸਾ ਸੀਗਾਰੁ ਬਣਾਇ ਤੂ ਮੈਲਾ ਕਦੇ ਨ ਹੋਵਈ ਅਹਿਨਿਸਿ ਲਾਗੈ ਭਾਉ ॥ ਨਾਨਕ ਸੋਹਾਗਣਿ ਕਾ ਕਿਆ ਚਿਹਨੁ ਹੈ ਅੰਦਰਿ ਸਚੁ ਮੁਖੁ ਉਜਲਾ ਖਸਮੈ ਮਾਹਿ ਸਮਾਇ ॥੧॥ ਮਃ ੩ ॥ ਲੋਕਾ ਵੇ ਹਉ ਸੂਹਵੀ ਸੂਹਾ ਵੇਸੁ ਕਰੀ ॥ ਵੇਸੀ ਸਹੁ ਨ ਪਾਈਐ ਕਰਿ ਕਰਿ ਵੇਸ ਰਹੀ ॥ ਨਾਨਕ ਤਿਨੀ ਸਹੁ ਪਾਇਆ ਜਿਨੀ ਗੁਰ ਕੀ ਸਿਖ ਸੁਣੀ ॥ ਜੋ ਤਿਸੁ ਭਾਵੈ ਸੋ ਥੀਐ ਇਨ ਬਿਧਿ ਕੰਤ ਮਿਲੀ ॥੨॥ ਪਉੜੀ ॥ ਹੁਕਮੀ ਸ੍ਰਿਸਟਿ ਸਾਜੀਅਨੁ ਬਹੁ ਭਿਤਿ ਸੰਸਾਰਾ ॥ ਤੇਰਾ ਹੁਕਮੁ ਨ ਜਾਪੀ ਕੇਤੜਾ ਸਚੇ ਅਲਖ ਅਪਾਰਾ ॥ ਇਕਨਾ ਨੋ ਤੂ ਮੇਲਿ ਲੈਹਿ ਗੁਰ ਸਬਦਿ ਬੀਚਾਰਾ ॥ ਸਚਿ ਰਤੇ ਸੇ ਨਿਰਮਲੇ ਹਉਮੈ ਤਜਿ ਵਿਕਾਰਾ ॥ ਜਿਸੁ ਤੂ ਮੇਲਹਿ ਸੋ ਤੁਧੁ ਮਿਲੈ ਸੋਈ ਸਚਿਆਰਾ ॥੨॥

ਸਲੋਕ ਮਃ ੩ ॥ ਸੂਹਵੀਏ ਸੂਹਾ ਸਭੁ ਸੰਸਾਰੁ ਹੈ ਜਿਨ ਦੁਰਮਤਿ ਦੂਜਾ ਭਾਉ ॥ ਖਿਨ ਮਹਿ ਝੂਠੁ ਸਭੁ ਬਿਨਸਿ ਜਾਇ ਜਿਉ ਟਿਕੈ ਨ ਬਿਰਖ ਕੀ ਛਾਉ ॥ ਗੁਰਮੁਖਿ ਲਾਲੋ ਲਾਲੁ ਹੈ ਜਿਉ ਰੰਗਿ ਮਜੀਠ ਸਚੜਾਉ ॥ ਉਲਟੀ ਸਕਤਿ ਸਿਵੈ ਘਰਿ ਆਈ ਮਨਿ ਵਸਿਆ ਹਰਿ ਅੰਮ੍ਰਿਤ ਨਾਉ ॥ ਨਾਨਕ ਬਲਿਹਾਰੀ ਗੁਰ ਆਪਣੇ ਜਿਤੁ ਮਿਲਿਐ ਹਰਿ ਗੁਣ ਗਾਉ ॥

ਮਃ ੩ ॥ਸੂਹਾਰੰਗੁਵਿਕਾਰੁਹੈਕੰਤੁਨਪਾਇਆਜਾਇ॥ਇਸੁਲਹਦੇਬਿਲਮਨਹੋਵ
ਈਰੰਡਬੈਠੀਦੂਜੈਭਾਇ॥ਮੁੰਧਇਆਣੀਦੁਮਣੀਸੂਹੈਵੇਸਿਲੋਭਾਇ॥ਸਬਦਿਸਚੈਰੰ
ਗੁਲਾਲੁਕਰਿਭੈਭਾਇਸੀਗਾਰੁਬਣਾਇ॥ਨਾਨਕਸਦਾਸੋਹਾਗਣੀਜਿਚਲਨਿਸਤਿਗੁ
ਰਭਾਇ॥੨॥ਪਉੜੀ॥ ॥ਆਪੇਆਪਿਉਪਾਇਅਨੁਆਪਿਕੀਮਤਿਪਾਈ॥ਤਿ
ਸਦਾਅੰਤੁਨਜਾਪਈਗੁਰਸਬਦਿਬੁਝਾਈ॥ਮਾਇਆਮੋਹੁਗੁਬਾਰੁਹੈਦੂਜੈਭਰਮਾਈ॥
ਮਨਮੁਖਠਉਰਨਪਾਇਨੀਫਿਰਿਆਵੈਜਾਈ॥ਜੋਤਿਸੁਭਾਵੈਸੋਥੀਐਸਭਚਲੈਰਜਾਈ
॥੩॥ਸਲੋਕੁਮਃ੩॥ ॥ਸੂਹੈਵੇਸਿਕਾਮਣਿਕੁਲਖਣੀਜੋਪ੍ਰਭਛੋਡਿਪਰਪੁਰਖਧਰੇ
ਪਿਆਰੁ॥ਓਸੁਸੀਲੁਨਸੰਜਮੁਸਦਾਝੂਠੁਬੋਲੈਮਨਮੁਖਿਕਰਮਖੁਆਰੁ॥ਜਿਸੁਪੂਰਬਿਹੋ
ਵੈਲਿਖਿਆਤਿਸੁਸਤਿਗੁਰੁਮਿਲੈਭਤਾਰੁ॥ਸੂਹਾਵੇਸੁਸਭੁਉਤਾਰਿਧਰੇਗਲਿਪਹਿਰੈ
ਖਿਮਾਸੀਗਾਰੁ॥ਪੇਈਐਸਾਹੁਰੈਬਹੁਸੋਭਾਪਾਏਤਿਸੁਪੂਜਕਰੇਸਭੁਸੈਸਾਰੁ॥ਓਹਰਲਾਈ
ਕਿਸੈਦੀਨਾਰਲੈਜਿਸੁਰਾਵੇਸਿਰਜਨਹਾਰੁ॥ਨਾਨਕਗੁਰਮੁਖਿਸਦਾਸੁਹਾਗਣੀਜਿਸੁਅਵਿ
ਨਾਸੀਪੁਰਖੁਭਰਤਾਰੁ॥੧॥ਮਃ੧॥ ॥ਸੂਹਾਰੰਗੁਸੁਪਨੈਨਿਸੀਬਿਨੁਤਾਗੇਗਲਿਹਾਰੁ॥
ਸਚਾਰੰਗੁਮਜੀਠਕਾਗੁਰਮੁਖਿਬ੍ਰਹਮਬੀਚਾਰੁ॥ਨਾਨਕਪ੍ਰੇਮਮਹਾਰਸੀਸਭਿਬੁਰਿਆਈ
ਆਛਾਰੁ॥੨॥ਪਉੜੀ॥ ॥ਇਹੁਜਗੁਆਪਿਉਪਾਇਓਨੁਕਰਿਚੋਜਵਿਡਾਨੁ॥ਪੰ
ਚਧਾਤੁਵਿਚਿਪਾਈਅਨੁਮੋਹੁਝੂਠੁਗੁਮਾਨੁ॥ਆਵੈਜਾਇਭਵਾਈਐਮਨਮੁਖੁਅਗਿਆਨੁ
॥ਇਕਨਾਆਪਿਬੁਝਾਇਓਨੁਗੁਰਮੁਖਿਹਰਿਗਿਆਨੁ॥ਭਗਤਿਖਜਾਨਾਬਖਸਿਓਨੁਹਰਿ
ਨਾਮੁਨਿਧਾਨੁ॥੪॥ਸਲੋਕੁਮਃ੩॥ ॥ਸੂਹਵੀਏਸੂਹਾਵੇਸੁਛਡਿਤੂੰਤਾਪਿਰਲਗੀਪਿਆ
ਰੁ ॥ਸੂਹੈਵੇਸਿਪਿਰੁਕਿਨੈਨਪਾਇਓਮਨਮੁਖਿਦਝਿਮੁਈਗਾਵਾਰਿ॥ਸਤਿਗੁਰਿਮਿ
ਲਿਐਸੂਹਾਵੇਸੁਗਇਆਹਉਮੈਵਿਚਹੁਮਾਰਿ॥ਮਨੁਤਨੁਰਤਾਲਾਲੁਹੋਆਰਸਨਾਰਤੀ
ਗੁਣ ਸਾਰਿ॥ਸਦਾਸੋਹਾਗਣਿਸਬਦੁਮਨਿਭੈਭਾਇਕਰੇਸੀਗਾਰੁ॥ਨਾਨਕਕਰਮੀਮਹਲੁ
ਪਾਇਆਪਿਰੁਰਾਖਿਆਉਰਧਾਰਿ॥੧॥ਮਃ੩॥ ॥ਮੁੰਧੇਸੂਹਾਪਰਹਰਹੁਲਾਲੁਕਰਹੁਸੀ
ਗਾਰੁ॥ਆਵਣਜਾਣਾਵੀਸਰੈਗੁਰਸਬਦੀਵੀਚਾਰੁ॥ਮੁੰਧਸੁਹਾਵੀਸੋਹਣੀਜਿਸੁਘਰਿ
ਸਹਜਿਭਤਾਰੁ॥ਨਾਨਕਸਾਧਨਰਾਵੀਐਰਾਵੇਰਾਵਣਹਾਰੁ॥੩ ॥ਪਉੜੀ

ਮੋਹੁਕੂੜੁਕੁਟੰਬੁਹੈਮਨਮੁਖੁਮੁਗਧੁਰਤਾ॥ਹਉਮੈਮੇਰਾਕਰਿਮੁਏਕਿਛੁਸਾਥਿਨਲਿਤਾ॥ਸਿਰਉ ੪੦੧
ਪਰਿਜਮਕਾਲੁਨਸੁਝਈਦੂਜੈਭਰਮਿਤਾ॥ਫਿਰਿਵੇਲਾਹਥਿਨਆਵਈਜਮਕਾਲਿਵਸਿ
ਕਿਤਾ॥ਜੇਹਾਧੁਰਿਲਿਖਿਪਾਇਓਨੁਸੇਕਰਮਕਮਿਤਾ॥੫॥ਸਲੋਕੁਮਃ੩॥ ॥ਸਤੀਆ
ਏਹਿਨਆਖੀਅਨਿਜੋਮੜਿਆਲਗਿਜਲੰਨਿ॥ਨਾਨਕਸਤੀਆਜਾਣੀਅਨਿਜਿਬਿਰਹੇ
ਚੋਟਮਰੰਨਿ॥੧॥ਮਃ੩॥ ॥ਭੀਸੋਸਤੀਆਜਾਣੀਅਨਿਸੀਲਸੰਤੋਖਿਰਹੰਨਿ॥ਸੇਵਨਿਸਾ
ਈਆਪਣਾਨਿਤਉਠਿਸੰਮਾਲੰਨਿ॥੨॥ਮਃ੩॥ਕੰਤਾਨਾਲਿਮਹੇਲੀਆਸੇਤੀਅਗਿਜਲਾ
ਹਿ॥ਜੇਜਾਣਹਿਪਿਰੁਆਪਣਾਤਾਤਨਿਦੁਖਸਹਾਹਿ॥ਨਾਨਕਕੰਤਨਜਾਣਨੀਸੇਕਿਉਅ
ਗਿਜਲਾਹਿ॥ਭਾਵੈਜੀਵਉਕੈਮਰਉਦੂਰਹੁਹੀਭਜਿਜਾਹਿ॥੩॥ਪਉੜੀ॥ ॥ਤੁਧੁਦੁਖੁ
ਸੁਖੁਨਾਲਿਉਪਾਇਆਲੇਖੁਕਰਤੈਲਿਖਿਆ॥ਨਾਵੈਜੇਵਡਹੋਰਦਾਤਿਨਾਹੀਤਿਸੁਰੂਪੁਨ
ਰਿਖਿਆ॥ਨਾਮੁਅਖੁਟੁਨਿਧਾਨੁਹੈਗੁਰਮੁਖਿਮਨਿਵਸਿਆ॥ਕਰਿਕਿਰਪਾਨਾਮੁਦੇਵਸੀਫਿ
ਰਿਲੇਖੁਨਲਿਖਿਆ॥ਸੇਵਕਭਾਇਸੇਜਨਮਿਲੇਜਿਨਹਰਿਜਪੁਜਪਿਆ॥੬॥ਸਲੋ
ਕੁਮਃ੨ ॥ਜਿਨੀਚਲਣੁਜਾਣਿਆਸੇਕਿਉਕਰਹਿਵਿਥਾਰ॥ਚਲਣਸਾਰਨਜਾਣ
ਨੀਕਾਜਸਵਾਰਣਹਾਰ॥੧॥ਮਃ੨ ॥ਰਾਤਿਕਾਰਣਿਧਨੁਸੰਚੀਐਭਲਕੇਚਲਣੁਹੋਇ
॥ਨਾਨਕਨਾਲਿਨਚਲਈਫਿਰਿਪਛੁਤਾਵਾਹੋਇ॥੨॥ਮਃ੨ ॥ਬਧਾਚਟੀਜੋਭਰੇਨਾਗੁ
ਣੁਨਾਉਪਕਾਰੁ॥ਸੇਤੀਖੁਸੀਸਵਾਰੀਐਨਾਨਕਕਾਰਜੁਸਾਰੁ॥੩॥ਮਃ੨॥ਮਨਹਠਿਤਰਫ
ਨਜਿਪਈਜੇਬਹੁਤਾਘਾਲੇ॥ਤਰਫਜਿਣੈਸਤਭਾਉਦੇਜਨਨਾਨਕਸਬਦੁਵੀਚਾਰੇ॥੪
॥ਪਉੜੀ॥ ਕਰਤੈਕਾਰਣੁਜਿਨਿਕੀਆਸੋਜਾਣੈਸੋਈ॥ਆਪੇਸ੍ਰਿਸਟਿਉਪਾਈ
ਅਨੁਆਪੇਫੁਨਿਗੋਈ॥ਜੁਗਚਾਰੇਸਭਭਵਿਥਕੀਕਿਨਿਕੀਮਤਿਹੋਈ॥ਸਤਿਗੁਰਿਏ
ਕੁਵਿਖਾਲਿਆਮਨਿਤਨਿਸੁਖੁਹੋਈ॥ਗੁਰਮੁਖਿਸਦਾਸਲਾਹੀਐਕਰਤਾਕਰੇਸੁਹੋਈ॥੭॥
ਸਲੋਕੁ ਮਹਲਾ ੨ ॥ਜਿਨਾਭਉਤਿਨਨਾਹਿਭਉਮੁਚੁਭਉਨਿਭਵਿਆਹ॥ਨਾਨ
ਕਏਹੁਪਟੰਤਰਾਤਿਤੁਦੀਬਾਣਿਗਇਆਹ॥੧॥ਮਃ੨ ॥ਤੁਰਦੇਕਉਤੁਰਦਾਮਿਲੈਉਡ
ਤੇਕਉਉਡਤਾ॥ਜੀਵਤੇਕਉਜੀਵਤਾਮਿਲੈਮੂਏਕਉਮੂਆ॥ਨਾਨਕਸੋਸਾਲਾਹੀਐਜਿ
ਨਿਕਾਰਣੁਕੀਆ॥੨॥ਪਉੜੀ॥ ॥ਸਚੁਧਿਆਇਨਿਸੇਸਚੇਗੁਰਸਬਦਿਵੀ

ਚਾਰੀ ॥ ਹਉਮੈਮਾਰਿਮਨੁਨਿਰਮਲਾਹਰਿਨਾਮੁਉਰਿਧਾਰੀ ॥ ਕੋਠੇਮੰਡਪਮਾੜੀਆਲਗਿਪ
ਏਗਾਵਾਰੀ ॥ ਜਿਨਿਕੀਏਤਿਸਹਿਨਜਾਣਨੀਮਨਮੁਖਿਗੁਬਾਰੀ ॥ ਜਿਸੁਬੁਝਾਇਹਿਸੋਬੁਝ
ਸੀਸਚਿਆਕਿਆਜੰਤਵਿਚਾਰੀ ॥੮॥ ਸਲੋਕਮਃ ੩ ॥ ਕਾਮਣਿਤਉਸੀਗਾਰੁਕਰਿ
ਜਾਪਹਿਲਾਂਕੰਤੁਮਨਾਇ ॥ ਮਤੁਸੇਜੈਕੰਤੁਨਆਵਈਏਵੈਬਿਰਥਾਜਾਇ ॥ ਕਾਮਣਿਪਿਰਮ
ਨੁਮਾਨਿਆਤਉਬਣਿਆਸੀਗਾਰੁ ॥ ਕੀਆਤਉਪਰਵਾਣੁਹੈਜਾਸਹੁਧਰੇਪਿਆਰੁ ॥ ਭਉ
ਸੀਗਾਰੁਤਬੋਲਰਸੁਭੋਜਨੁਭਾਉਕਰੇਇ ॥ ਤਨੁਮਨੁਸਉਪੇਕੰਤਕਉਤਉਨਾਨਕਭੋਗੁਕਰੇ
ਇ ॥੧॥ ਮਃ ੩ ॥ ਕਾਜਲਫੂਲਤੰਬੋਲਰਸੁਲੇਧਨਕੀਆਸੀਗਾਰੁ ॥ ਸੇਜੈਕੰਤੁਨਆਇ
ਓਏਵੈਭਇਆਵਿਕਾਰੁ ॥੨॥ ਮਃ ੩ ॥ ਧਨਪਿਰੁਏਹਿਨਆਖੀਅਨਿਬਹਨਿਇਕਠੇਹੋ
ਇ ॥ ਏਕਜੋਤਿਦੁਇਮੂਰਤੀਧਨਪਿਰੁਕਹੀਐਸੋਇ ॥੩॥ ਪਉੜੀ ॥ ਭੈਬਿਨੁਭਗਤਿ
ਨਹੋਵਈਨਾਮਿਨਲਗੈਪਿਆਰੁ ॥ ਸਤਿਗੁਰਿਮਿਲਿਐਭਉਊਪਜੈਭੈਭਾਇਰੰਗੁਸਵਾਰਿ
॥ ਤਨੁਮਨੁਰਤਾਰੰਗਸਿਉਹਉਮੈਤ੍ਰਿਸਨਾਮਾਰਿ ॥ ਮਨੁਤਨੁਨਿਰਮਲੁਅਤਿਸੋਹਣਾਭੇਟਿਆ
ਕ੍ਰਿਸਨਮੁਰਾਰਿ ॥ ਭਉਭਾਉਸਭੁਤਿਸਦਾਸੋਸਚੁਵਰਤੈਸੰਸਾਰਿ ॥੯॥ ਸਲੋਕਮਃ ੧ ॥
ਵਾਹੁਖਸਮਤੂਵਾਹੁਜਿਨਿਰਚਿਰਚਨਾਹਮਕੀਏ ॥ ਸਾਗਰਲਹਰਿਸਮੁੰਦਸਰਵੇਲਿਵਰਸ
ਵਰਾਹੁ ॥ ਆਪਿਖੜੋਵਹਿਆਪਿਕਰਿਆਪੀਣੈਆਪਾਹੁ ॥ ਗੁਰਮੁਖਿਸੇਵਾਥਾਇਪੈਉ
ਨਮਨਿਤਤੁਕਮਾਹੁ ॥ ਮਸਕਤਿਲਹਹੁਮਜੂਰੀਆਮੰਗਿਮੰਗਿਖਸਮਦਰਾਹੁ ॥ ਨਾਨਕਪੁਰ
ਦਰਵੇਪਰਵਾਹਤਉਦਰਿਊਣਾਨਾਹਿਕੋਸਚਾਵੇਪਰਵਾਹੁ ॥੧॥ ਮਹਲਾ ੧ ॥ ਉਜਲਮੋ
ਤੀਸੋਹਣੇਰਤਨਾਨਾਲਿਜੁੜੰਨਿ ॥ ਤਿਨਜਰੁਵੈਰੀਨਾਨਕਾਜਿਬੁਢੇਥੀਇਮਰੰਨਿ ॥੨॥ ਪਉ
ੜੀ ॥ ਹਰਿਸਾਲਾਹੀਸਦਾਸਦਾਤਨੁਮਨੁਸਉਪਿਸਰੀਰੁ ॥ ਗੁਰਸਬਦੀਸਚੁਪਾਇਆ
ਸਚਾਗਹਿਰਗੰਭੀਰੁ ॥ ਮਨਿਤਨਿਹਿਰਦੈਰਵਿਰਹਿਆਹਰਿਹੀਰਾਹੀਰੁ ॥ ਜਨਮਮਰਣਕਾਦੁ
ਖੁਗਇਆਫਿਰਿਪਵੈਨਫੀਰੁ ॥ ਨਾਨਕਨਾਮੁਸਲਾਹਿਤੂਹਰਿਗੁਣੀਗਹੀਰੁ ॥੧੦॥
ਸਲੋਕਮਃ ੧ ॥ ਨਾਨਕਇਹੁਤਨੁਜਾਲਿਜਿਨਿਜਲਿਐਨਾਮੁਵਿਸਾਰਿਆ ॥ ਪਉਦੀਜਾ
ਇਪਰਾਲਿਪਿਛੈਹਥੁਨਅੰਬੜੈਤਿਤੁਨਿਵੰਧੈਤਾਲਿ ॥੧॥ ਮਃ ੧ ॥ ਨਾਨਕਮਨਕੇਕੰ
ਮਫਿਟਿਆਗਣਤਨਆਵਹੀ ॥ ਕਿਤੀਲਹਾਸਹੰਮਜਾਬਖਸੇਤਾਧਕਾਨਹੀ ॥੨॥ ਪਉੜੀ ॥

ਸਚਾਅਮਰੁਚਲਾਇਓਨੁਕਰਿਸਚੁਫੁਰਮਾਣੁ ॥ ਸਦਾਨਿਹਚਲੁਰਵਿਰਹਿਆਸੋਪੁਰਖੁ
ਸੁਜਾਣੁ ॥ ਗੁਰਪਰਸਾਦੀਸੇਵੀਐਸਚੁਸਬਦਿਨੀਸਾਣੁ ॥ ਪੂਰਾਥਾਟੁਬਣਾਇਆਰੰਗੁਗੁ
ਰਮਤੀਮਾਣੁ ॥ ਅਗਮਅਗੋਚਰੁਅਲਖੁਹੈਗੁਰਮੁਖਿਹਰਿਜਾਣੁ ॥੧੧॥ ਸਲੋਕਮਃ ੧ ॥
ਨਾਨਕਬਦਰਾਮਾਲਕਾਭੀਤਰਿਧਰਿਆਆਣਿ ॥ ਖੋਟੇਖਰੇਪਰਖੀਅਨਿਸਾਹਿਬਕੈਦੀ
ਬਾਣਿ ॥੧॥ ਮਃ ੧ ॥ ਨਾਵਣਚਲੇਤੀਰਥੀਮਨਿਖੋਟੈਤਨਿਚੋਰ ॥ ਇਕੁਭਾਉਲਥੀਨਾ
ਤਿਆਦੁਇਭਾਚੜੀਅਸੁਹੋਰ ॥ ਬਾਹਰਿਧੋਤੀਤੂਮੜੀਅੰਦਰਿਵਿਸੁਨਿਕੋਰ ॥ ਸਾਧਭ
ਲੇਅਣਨਾਤਿਆਚੋਰਸਿਚੋਰਾਚੋਰ ॥੨॥ ਪਉੜੀ ॥ ਆਪੇਹੁਕਮੁਚਲਾਇਦਾ
ਜਗੁਧੰਧੈਲਾਇਆ ॥ ਇਕਿਆਪੇਹੀਆਪਿਲਾਇਅਨੁਗੁਰਤੇਸੁਖੁਪਾਇਆ ॥ ਦਹਦਿ
ਸਇਹੁਮਨੁਧਾਵਦਾਗੁਰਿਠਾਕਿਰਹਾਇਆ ॥ ਨਾਵੈਨੋਸਭਲੋਚਦੀਗੁਰਮਤੀਪਾਇਆ
॥ ਧੁਰਿਲਿਖਿਆਮੇਟਿਨਸਕੀਐਜੋਹਰਿਲਿਖਿਪਾਇਆ ॥੧੨॥ ਸਲੋਕਮਃ ੧ ॥
ਦੁਇਦੀਵੇਚਉਦਹਹਟਨਾਲੇ ॥ ਜੇਤੇਜੀਅਤੇਤੇਵਣਜਾਰੇ ॥ ਖੁਲ੍ਹੇਹਟਹੋਆਵਾਪਾ
ਰੁ ॥ ਜੋਪਹੁਚੈਸੋਚਲਣਹਾਰੁ ॥ ਧਰਮੁਦਲਾਲੁਪਾਏਨੀਸਾਣੁ ॥ ਨਾਨਕਨਾਮੁਲਾਹਾਪ
ਰਵਾਣੁ ॥ ਘਰਿਆਏਵਜੀਵਾਧਾਈ ॥ ਸਚਨਾਮਕੀਮਿਲੀਵਡਿਆਈ ॥੧॥ ਮਃ ੧ ॥
ਰਾਤੀਹੋਵਨਿਕਾਲੀਆਸੁਪੇਦਾਸੇਵੰਨ ॥ ਦਿਹੁਬਗਾਤਪੈਘਣਾਕਾਲਿਆਕਾਲੇਵੰ
ਨ ॥ ਅੰਧੇਅਕਲੀਬਾਹਰੇਮੂਰਖਅੰਧਗਿਆਨੁ ॥ ਨਾਨਕਨਦਰੀਬਾਹਰੇਕਬਹਿਨਪਾ
ਵਹਿਮਾਨੁ ॥੨॥ ਪਉੜੀ ॥ ਕਾਇਆਕੋਟੁਰਚਾਇਆਹਰਿਸਚੈਆਪੇ ॥ ਇਕਿਦੂ
ਜੈਭਾਇਖੁਆਇਅਨੁਹਉਮੈਵਿਚਿਵਿਆਪੇ ॥ ਇਹੁਮਾਨਸਜਨਮੁਦੁਲੰਭੁਸਾਮਨਮੁਖ
ਸੰਤਾਪੇ ॥ ਜਿਸੁਆਪਿਬੁਝਾਏਸੋਬੁਝਸੀਜਿਸੁਸਤਿਗੁਰੁਥਾਪੇ ॥ ਸਭੁਜਗੁਖੇਲੁਰਚਾ
ਇਓਨੁਸਭਵਰਤੈਆਪੇ ॥੧੩॥ ਸਲੋਕਮਃ ੧ ॥ ਚੋਰਾਜਾਰਾਰੰਡੀਆਕੁਟਣੀਆ
ਦੀਬਾਣੁ ॥ ਵੇਦੀਨਾਕੀਦੋਸਤੀਵੇਦੀਨਾਕਾਖਾਣੁ ॥ ਸਿਫਤੀਸਾਰਨਜਾਣਨੀਸਦਾਵਸੈਸੈਤਾ
ਨੁ ॥ ਗਦਹੁਚੰਦਨਿਖਉਲੀਐਭੀਸਾਹੂਸਿਉਪਾਣੁ ॥ ਨਾਨਕਕੂੜੈਕਤਿਐਕੂੜਾਤਣੀ
ਐਤਾਣੁ ॥ ਕੂੜਾਕਪੜੁਕਛੀਐਕੂੜਾਪੈਨਣੁਮਾਣੁ ॥੧॥ ਮਃ ੧ ॥ ਬਾਂਗਾਬੁਰਗੂ
ਸਿੰਙੀਆਨਾਲੇਮਿਲੀਕਲਾਣ ॥ ਇਕਿਦਾਤੇਇਕਿਮੰਗਤੇਨਾਮੁਤੇਰਾਪਰਵਾਣੁ ॥ ਨਾਨਕਜਿਨ੍ਹੀਸੁ

ਜਿ ਇਕੋ ਮੰਨਿਆ ॥ ਹਉ ਤਿਨਾ ਵਿਟਹੁ ਕੁਰਬਾਣੁ ॥੨॥ ਪਉੜੀ ॥ ॥ ਆਇਆ ਓਹੁ ਸਭੁ
ਕੂੜੁ ਪੈ ਕੂੜੇ ਹੋਇ ਗਇਆ ॥ ਹਉਮੈ ਮੈਲੁ ਗਵਾਇ ਪਾਇਓਨੁ ਭਗਤੈ ਜਨ ਮੁਇਆ ॥ ਗੁਰਮੁ
ਭ੍ਰਮੁ ਚੁਕਾਇਓਨੁ ਇਕੋ ਰਵਿ ਰਹਿਆ ॥ ਸਭੁ ਆਤਮ ਰਾਮੁ ਪਛਾਣਿਆ ॥ ਭਉਜਲੁ ਤਰਿ
ਗਇਆ ॥ ਜੋਤਿ ਸਮਾਣੀ ਜੋਤਿ ਵਿਚਿ ਹਰਿ ਨਾਮਿ ਸਮਾਇਆ ॥੧੪॥ ਸਲੋਕ ਮ: ੧ ॥
ਸਤਿਗੁਰ ਭੀਖਿਆ ਦੇਹਿ ਮੈ ਤੂੰ ਸੰਮ੍ਰਥੁ ਦਾਤਾਰੁ ॥ ਹਉਮੈ ਗਰਬੁ ਨਿਵਾਰੀਐ ਕਾਮੁ ਕ੍ਰੋਧੁ ਅਹੰ
ਕਾਰੁ ॥ ਲਬੁ ਲੋਭੁ ਪਰਜਾਲੀਐ ਨਾਮੁ ਮਿਲੈ ਆਧਾਰੁ ॥ ਅਹਿਨਿਸਿ ਨਵਤਨ ਨਿਰਮਲ
ਮੈਲਾ ਕਬਹੂ ਨ ਹੋਇ ॥ ਨਾਨਕ ਇਹ ਬਿਧਿ ਛੁਟੀਐ ਨਦਰਿ ਤੇਰੀ ਸੁਖੁ ਹੋਇ ॥੧॥ ਮ: ੧ ॥
ਇਕੋ ਕੰਤੁ ਸਬਾਈਆ ਜਿਤੀ ਦਰਿ ਖੜੀਆਹ ॥ ਨਾਨਕ ਕੰਤੈ ਰਤੀਆ ਪੁਛਹਿ ਬਾਤੜੀ
ਆਹ ॥੨॥ ਮ: ੧ ॥ ਸਭੇ ਕੰਤੈ ਰਤੀਆ ਮੈ ਦੋਹਾਗਣਿ ਕਿਤੁ ॥ ਮੈ ਤਨਿ ਅਵਗਣ ਏਤੜੇ ਖ
ਸਮੁ ਨ ਫੇਰੇ ਚਿਤੁ ॥੩॥ ਮ: ੧ ॥ ਹਉ ਬਲਿਹਾਰੀ ਤਿਨ ਕਉ ਸਿਫਤਿ ਜਿਨਾ ਦੈ ਵਾਤਿ ॥
ਸਭਿ ਰਾਤੀ ਸੋਹਾਗਣੀ ਇਕ ਮੈ ਦੋਹਾਗਣਿ ਰਾਤਿ ॥੪॥ ਪਉੜੀ ॥ ॥ ਦਰਿ ਮੰਗਤੁ ਜਾਚੈ
ਦਾਨੁ ਹਰਿ ਦੀਜੈ ਕ੍ਰਿਪਾ ਕਰਿ ॥ ਗੁਰਮੁਖਿ ਲੇਹੁ ਮਿਲਾਇ ਜਨੁ ਪਾਵੈ ਨਾਮੁ ਹਰਿ ॥ ਅਨਹਦ
ਸਬਦੁ ਵਜਾਇ ਜੋਤੀ ਜੋਤਿ ਧਰਿ ॥ ਹਿਰਦੈ ਹਰਿ ਗੁਣ ਗਾਇ ਜੈ ਜੈ ਸਬਦੁ ਹਰਿ ॥ ਜਗ ਮਹਿ
ਵਰਤੈ ਆਪਿ ਹਰਿ ਸੇਤੀ ਪ੍ਰੀਤਿ ਕਰਿ ॥੧੫॥ ਸਲੋਕ ਮ: ੧ ॥ ਜਿਨੀ ਨ ਪਾਇਓ ਪ੍ਰੇਮ ਰ
ਸੁ ਕੰਤ ਨ ਪਾਇਓ ਸਾਉ ॥ ਸੁੰਞੇ ਘਰ ਕਾ ਪਾਹੁਣਾ ਜਿਉ ਆਇਆ ਤਿਉ ਜਾਉ ॥੧॥ ਮ: ੧
॥ ਸਉ ਓਲਾਮੇ ਦਿਨੈ ਕੇ ਰਾਤੀ ਮਿਲਨਿ ਸਹੰਸ ॥ ਸਿਫਤਿ ਸਲਾਹਣੁ ਛਡਿ ਕੈ ਕਰੰਗਿ
ਲਗਾ ਹੰਸੁ ॥ ਫਿਟੁ ਇਵੇਹਾ ਜੀਵਿਆ ਜਿਤੁ ਖਾਇ ਵਧਾਇਆ ਪੇਟੁ ॥ ਨਾਨਕ ਸਚੇ ਨਾਮ ਵਿ
ਣੁ ਸਭੋ ਦੁਸਮਨੁ ਹੇਤੁ ॥੨॥ ਪਉੜੀ ॥ ॥ ਢਾਢੀ ਗੁਣ ਗਾਵੈ ਨਿਤ ਜਨਮੁ ਸਵਾਰਿਆ
ਗੁਰਮੁਖਿ ਸੇਵਿ ਸਲਾਹਿ ਸਚਾ ਉਰਿ ਧਾਰਿਆ ॥ ਘਰੁ ਦਰੁ ਪਾਵੈ ਮਹਲੁ ਨਾਮੁ ਪਿਆਰਿਆ
॥ ਗੁਰਮੁਖਿ ਪਾਇਆ ਨਾਮੁ ਹਉ ਗੁਰ ਕਉ ਵਾਰਿਆ ॥ ਤੂ ਆਪਿ ਸਵਾਰਹਿ ਆਪਿ ਸਿਰ
ਜਨਹਾਰਿਆ ॥੧੬॥ ਸਲੋਕ ਮ: ੧ ॥ ਦੀਵਾ ਬਲੈ ਅੰਧੇਰਾ ਜਾਇ ॥ ਬੇਦ ਪਾਠ ਮ
ਤਿ ਪਾਪਾ ਖਾਇ ॥ ਉਗਵੈ ਸੂਰੁ ਨ ਜਾਪੈ ਚੰਦੁ ॥ ਜਹ ਗਿਆਨ ਪ੍ਰਗਾਸੁ ਅਗਿਆਨੁ ਮਿਟੰ
ਤੁ ॥ ਬੇਦ ਪਾਠ ਸੰਸਾਰ ਕੀ ਕਾਰ ॥ ਪੜ੍ਹਿ ਪੜ੍ਹਿ ਪੰਡਿਤ ਕਰਹਿ ਬੀਚਾਰ ॥ ਬਿਨੁ ਬੂਝੇ ਸਭ ਹੋਇ ਖੁ

ਆਰੁ ॥ ਨਾਨਕ ਗੁਰਮੁਖਿ ਉਤਰਸਿ ਪਾਰਿ ॥੧॥ ਮ: ੧ ॥ ਸਬਦੈ ਸਾਦੁ ਨ ਆਇਓ ਨਾਮਿ ਨ ੪੦੩
ਲਗੋ ਪਿਆਰੁ ॥ ਰਸਨਾ ਫਿਕਾ ਬੋਲਣਾ ਨਿਤ ਨਿਤ ਹੋਇ ਖੁਆਰੁ ॥ ਨਾਨਕ ਪਇਐ ਕਿਰ
ਤਿ ਕਮਾਵਣਾ ਕੋਇ ਨ ਮੇਟਣਹਾਰੁ ॥੨॥ ਪਉੜੀ ॥ ॥ ਜਿ ਪ੍ਰਭੁ ਸਾਲਾਹੇ ਆਪਣਾ ਸੋ ਸੋ
ਭਾ ਪਾਏ ॥ ਹਉਮੈ ਵਿਚਹੁ ਦੂਰਿ ਕਰਿ ਸਚੁ ਮੰਨਿ ਵਸਾਏ ॥ ਸਚੁ ਬਾਣੀ ਗੁਣ ਉਚਰੈ ਸਚਾ ਸੁਖੁ
ਪਾਏ ॥ ਮੇਲੁ ਭਇਆ ਚਿਰੀ ਵਿਛੁੰਨਿਆ ਗੁਰ ਪੁਰਖਿ ਮਿਲਾਏ ॥ ਮਨੁ ਮੈਲਾ ਇਵ ਸੁਧੁ ਹੈ ਹ
ਰਿ ਨਾਮੁ ਧਿਆਏ ॥੧੭॥ ਸਲੋਕ ਮ: ੧ ॥ ਕਾਇਆ ਕੂਮਲ ਫੁਲ ਗੁਣ ਨਾਨਕ ਗੁਪਸਿ ਮ
ਲ ॥ ਏਨੀ ਫੁਲੀ ਰਉ ਕਰੇ ਅਵਰ ਕਿ ਚੁਣੀਅਹਿ ਡਾਲ ॥੧॥ ਮਹਲਾ ੨ ॥ ਨਾਨਕ ਤਿਨਾ ਬਸੰ
ਤੁ ਹੈ ਜਿਨ੍ ਘਰਿ ਵਸਿਆ ਕੰਤੁ ॥ ਜਿਨ ਕੇ ਕੰਤ ਦਿਸਾਪੁਰੀ ਸੇ ਅਹਿਨਿਸਿ ਫਿਰਹਿ ਜਲੰਤ ॥
੨ ॥ ਪਉੜੀ ॥ ॥ ਆਪੇ ਬਖਸੇ ਦਇਆ ਕਰਿ ਗੁਰ ਸਤਿਗੁਰ ਬਚਨੀ ॥ ਅਨਦਿਨੁ ਸੇਵੀ ਗੁ
ਣ ਰਵਾ ਮਨੁ ਸਚੈ ਰਚਨੀ ॥ ਪ੍ਰਭੁ ਮੇਰਾ ਬੇਅੰਤੁ ਹੈ ਅੰਤੁ ਕਿਨੈ ਨ ਲਖਨੀ ॥ ਸਤਿਗੁਰ ਚਰਣੀ ਲ
ਗਿਆ ਹਰਿ ਨਾਮੁ ਨਿਤ ਜਪਨੀ ॥ ਜੋ ਇਛੈ ਸੋ ਫਲੁ ਪਾਇਸੀ ਸਭਿ ਘਰੈ ਵਿਚਿ ਜਚਨੀ ॥੧੮॥ ਸਲੋ
ਕ ਮ: ੧ ॥ ਪਹਿਲ ਬਸੰਤੈ ਆਗਮਨਿ ਪਹਿਲਾ ਮਉਲਿਓ ਸੋਇ ॥ ਜਿਤੁ ਮਉਲਿਐ ਸਭ
ਮਉਲੀਐ ਤਿਸਹਿ ਨ ਮਉਲਿਹੁ ਕੋਇ ॥੧॥ ਮ: ੨ ॥ ਪਹਿਲ ਬਸੰਤੈ ਆਗਮਨਿ ਤਿਸ ਕਾ ਕਰ
ਹੁ ਬੀਚਾਰੁ ॥ ਨਾਨਕ ਸੋ ਸਾਲਾਹੀਐ ਜਿ ਸਭਸੈ ਦੇ ਆਧਾਰੁ ॥੨॥ ਮ: ੨ ॥ ਮਿਲਿਐ ਮਿਲਿ
ਆ ਨਾ ਮਿਲੈ ਮਿਲੈ ਮਿਲਿਆ ਜੇ ਹੋਇ ॥ ਅੰਤਰ ਆਤਮੈ ਜੋ ਮਿਲੈ ਮਿਲਿਆ ਕਹੀਐ ਸੋਇ ॥
੩ ॥ ਪਉੜੀ ॥ ਹਰਿ ਹਰਿ ਨਾਮੁ ਸਲਾਹੀਐ ਸਚੁ ਕਾਰ ਕਮਾਵੈ ॥ ਦੂਜੀ ਕਾਰੈ ਲਗਿਆ ਫਿਰਿ ਜੋਨੀ ਪਾਵੈ ॥ ਨਾਮਿ
ਰਤਿਆ ਨਾਮੁ ਪਾਈਐ ਨਾਮੇ ਗੁਣ ਗਾਵੈ ॥ ਗੁਰ ਕੈ ਸਬਦਿ ਸਲਾਹੀਐ ਹਰਿ ਨਾਮਿ ਸਮਾਵੈ ॥ ਸਤਿਗੁਰ ਸੇਵਾ ਸ
ਫਲ ਹੈ ਸੇਵਿਐ ਫਲੁ ਪਾਵੈ ॥੧੯॥ ਸਲੋਕ ਮ: ੨ ॥ ਕਿਸ ਹੀ ਕੋਈ ਕੋਇ ਮੰਞੁ ਨਿਮਾਣੀ ਇਕੁ ਤੂ ॥ ਕਿਉ
ਨ ਮਰੀਜੈ ਰੋਇ ਜਾ ਲਗੁ ਚਿਤਿ ਨ ਆਵਹੀ ॥੧॥ ਮ: ੨ ॥ ਜਾਂ ਸੁਖੁ ਤਾ ਸਹੁ ਰਾਵਿਓ ਦੁਖਿ ਭੀ ਸੰਮ੍ਹਾਲਿਓਇ ॥
ਨਾਨਕੁ ਕਹੈ ਸਿਆਣੀਏ ਇਉ ਕੰਤ ਮਿਲਾਵਾ ਹੋਇ ॥੨॥ ਪਉੜੀ ॥ ਹਉ ਕਿਆ ਸਾਲਾਹੀ ਕਿਰਮ ਜੰਤੁ ਵ
ਡੀ ਤੇਰੀ ਵਡਿਆਈ ॥ ਤੂ ਅਗਮ ਦਇਆਲੁ ਅਗੰਮੁ ਹੈ ਆਪਿ ਲੈਹਿ ਮਿਲਾਈ ॥ ਮੈ ਤੁਝ ਬਿਨੁ ਬੇਲੀ
ਕੋ ਨਹੀ ਤੂ ਅੰਤਿ ਸਖਾਈ ॥ ਜੋ ਤੇਰੀ ਸਰਣਾਗਤੀ ਤਿਨ ਲੈਹਿ ਛਡਾਈ ॥ ਨਾਨਕ ਵੇਪਰਵਾਹੁ ਹੈ ਤਿਸੁ
ਤਿਲੁ ਨ ਤਮਾਈ ॥੨੦॥੧॥

ਰਾਗੁਸੂਹੀਬਾਣੀਸ੍ਰੀਕਬੀਰਜੀਉ॥
ਤਥਾਸਭਨਾਭਗਤਾਕੀਕਬੀਰਕੇ॥ ੧ੴਸਤਿਗੁਰਪ੍ਰਸਾਦਿ॥
ਅਵਤਰਿਆਇਕਹਾਤੁਮਕੀਨਾ॥ਰਾਮਕੋਨਾਮੁਨਕਬਹੂਲੀਨਾ॥੧॥ਰਾਮਨਜਪਹੁਕਵਨਮ
ਤਿਲਾਗੇ॥ਮਰਿਜਇਬੇਕਉਕਿਆਕਰਹੁਅਭਾਗੇ॥੧॥ਰਹਾਉ॥ਦੁਖਸੁਖਕਰਿਕੈਕੁਟੰਬੁਜੀਵਾ
ਇਆ॥ਮਰਤੀਬਾਰਇਕਸਰਦੁਖੁਪਾਇਆ॥੨॥ਕੰਠਗਹਨਤਬਕਰਨਪੁਕਾਰਾ॥ਕਹਿਕ
ਬੀਰਆਗੇਤੇਨਸੰਮਾਰਾ॥੩॥੧॥ਸੂਹੀਕਬੀਰਜੀ॥ ਥਰਹਰਕੰਪੈਬਾਲਾਜੀਉ॥ਨਜਾ
ਨਉਕਿਆਕਰਸੀਪੀਉ॥੧॥ਰੈਨਿਗਈਮਤਦਿਨੁਭੀਜਾਇ॥ਭਵਰਗਏਬਗਬੈਠੇਆਇ
॥੧॥ਰਹਾਉ॥ਕਾਚੈਕਰਵੈਰਹੈਨਪਾਨੀ॥ਹੰਸੁਚਲਿਆਕਾਇਆਕੁਮਲਾਨੀ॥੨॥ਕੁਆਰ
ਕੰਨਿਆਜੈਸੇਕਰਤਸੀਗਾਰਾ॥ਕਿਉਰਲੀਆਮਾਨੈਬਾਝੁਭਤਾਰਾ॥੩॥ਕਾਗਉਡਾਵਤ
ਭੁਜਾਪਿਰਾਨੀ॥ਕਹਿਕਬੀਰਇਹਕਥਾਸਿਰਾਨੀ॥੪॥੨॥ਸੂਹੀਕਬੀਰਜੀਉ॥
ਅਮਲੁਸਿਰਾਨੋਲੇਖਾਦੇਨਾ॥ਆਏਕਠਿਨਦੂਤਜਮਲੇਨਾ॥ਕਿਆਤੈਖਟਿਆਕਹਾਗਵਾਇ
ਆ॥ਚਲਹੁਸਿਤਾਬਦੀਬਾਨਿਬੁਲਾਇਆ॥੧॥ਚਲੁਦਰਹਾਲੁਦੀਵਾਨਿਬੁਲਾਇਆ
॥ਹਰਿਫੁਰਮਾਨੁਦਰਗਹਕਾਆਇਆ॥੧॥ਰਹਾਉ॥ਕਰਉਅਰਦਾਸਿਗਾਵਕਿਛੁਬਾਕੀ
ਲੇਉਨਿਬੇਰਿਆਜੁਕੀਰਾਤੀ॥ਕਿਛੁਭੀਖਰਚੁਤੁਮ੍ਹਾਰਾਸਾਰਉ॥ਸੁਬਹਨਿਵਾਜਸਰਾਇਗੁ
ਜਾਰਉ॥੨॥ਸਾਧਸੰਗਿਜਾਕਉਹਰਿਰੰਗੁਲਾਗਾ॥ਧਨੁਧਨੁਸੋਜਨੁਪੁਰਖੁਸਭਾਗਾ॥ਈਤ
ਊਤਜਨਸਦਾਸੁਹੇਲੇ॥ਜਨਮੁਪਦਾਰਥੁਜੀਤਿਅਮੋਲੇ॥੩॥ਜਾਗਤੁਸੋਇਆਜਨਮੁ
ਗਵਾਇਆ॥ਮਾਲੁਧਨੁਜੋਰਿਆਭਇਆਪਰਾਇਆ॥ਕਹੁਕਬੀਰਤੇਈਨਰਭੂਲੇ॥ਖਸਮੁ
ਬਿਸਾਰਿਮਾਟੀਸੰਗਿਰੂਲੇ॥੪॥੩॥ਸੂਹੀਕਬੀਰਜੀਉਲਲਿਤ॥ ਥਾਕੇਨੈਨ
ਸ੍ਰਵਨਸੁਨਿਥਾਕੇਥਾਕੀਸੁੰਦਰਿਕਾਇਆ॥ਜਰਾਹਾਕਦੀਸਭਮਤਿਥਾਕੀਏਕਨਥਾਕਸਿ
ਮਾਇਆ॥੧॥ਬਾਵਰੇਤੈਗਿਆਨਬੀਚਾਰੁਨਪਾਇਆ॥ਬਿਰਥਾਜਨਮੁਗਵਾਇਆ॥
੧॥ਰਹਾਉ॥ਤਬਲਗੁਪ੍ਰਾਨੀਤਿਸੈਸਰੇਵਹੁਜਬਲਗੁਘਟਮਹਿਸਾਸਾ॥ਜੇਘਟੁਜਾਇ
ਤਭਾਉਨਜਾਸੀਹਰਿਕੇਚਰਨਨਿਵਾਸਾ॥੨॥ਜਿਸਕਉਸਬਦੁਬਸਾਵੈਅੰਤਰਿਚੂਕੈਤਿਸ
ਹਿਪਿਆਸਾ॥ਹੁਕਮੈਬੂਝੈਚਉਪੜਿਖੇਲੈਮਨੁਜਿਣਿਢਾਲੇਪਾਸਾ॥੩॥ਜੋਜਨਜਾ
ਨਿਭਜਹਿਅਬਿਗਤਕਉਤਿਨਕਾਕਛੂਨਨਾਸਾ॥ਕਹੁਕਬੀਰਤੇਜਨਕਬਹੁਨਹਾਰਹਿਢਾਲਿ
ਜੁਪਾਸਾ॥੪॥੪॥ਸੂਹੀਲਲਿਤਕਬੀਰਜੀਉ॥ ਏਕੁਕੋਟੁਪੰਚਸਿਕਦ
ਾਰਪੰਚੇਮਾਗਹਿਹਾਲਾ॥ਜਿਮੀਨਾਹੀਮੈਕਿਸੀਕੀਬੋਈਐਸਾਦੇਨੁਦੁਖਾਲਾ॥੧॥ਹਰਿਕੇ
ਲੋਗਾਮੋਕਉਨੀਤਿਡਸੈਪਟਵਾਰੀ॥ਊਪਰਿਭੁਜਾਕਰਿਮੈਗੁਰਪਹਿਪੁਕਾਰਿਆਤਿਨਿਹਉ
ਲੀਆਉਬਾਰੀ॥੧॥ਰਹਾਉ॥ਨਉਡਾਡੀਦਸਮੁੰਸਫਧਾਵਹਿਰਈਅਤਿਬਸਨਨਦੇਹੀ
॥ਡੋਰੀਪੂਰੀਮਾਪਹਿਨਾਹੀਬਹੁਬਿਸਟਾਲਾਲੇਹੀ॥੨॥ਬਹਤਰਿਘਰਇਕੁਪੁਰਖੁਸਮਾ
ਇਆਉਨਿਦੀਆਨਾਮੁਲਿਖਾਈ॥ਧਰਮਰਾਇਕਾਦਫਤਰੁਸੋਧਿਆਬਾਕੀਰਿਜਮਨਕਾ
ਈ॥੩॥ਸੰਤਾਕਉਮਤਿਕੋਈਨਿੰਦਹੁਸੰਤਰਾਮੁਹੈਏਕੋ॥ਕਹੁਕਬੀਰਮੈਸੋਗੁਰੁਪਾਇਆ
ਜਾਕਾਨਾਉਬਿਬੇਕੋ॥੪॥੫॥
ਰਾਗੁਸੂਹੀਬਾਣੀਸ੍ਰੀਰਵਿਦਾਸਜੀ ਕੀ॥ ੧ੴਸਤਿਗੁਰਪ੍ਰਸਾਦਿ॥
ਸਹਕੀਸਾਰਸੁਹਾਗਨਿਜਾਨੈ॥ਤਜਿਅਭਿਮਾਨੁਸੁਖਰਲੀਆਮਾਨੈ॥ਤਨੁਮਨੁਦੇਇਨਅੰਤਰੁ
ਰਾਖੈ॥ਅਵਰਾਦੇਖਿਨਸੁਨੈਅਭਾਖੈ॥੧॥ਸੋਕਤਜਾਨੈਪੀਰਪਰਾਈ॥ਜਾਕੈਅੰਤਰਿਦਰ
ਦੁਨਪਾਈ॥੧॥ਰਹਾਉ॥ਦੁਖੀਦੁਹਾਗਨਿਦੁਇਪਖਹੀਨੀ॥ਜਿਨਿਨਾਹਨਿਰੰਤਰਿਭਗਤਿ
ਨਕੀਨੀ॥ਪੁਰਸਲਾਤਕਾਪੰਥੁਦੁਹੇਲਾ॥ਸੰਗਿਨਸਾਥੀਗਵਨੁਇਕੇਲਾ॥੨॥ਦੁਖੀਆ
ਦਰਦਵੰਦੁਦਰਿਆਇਆ॥ਬਹੁਤੁਪਿਆਸਜਬਾਬੁਨਪਾਇਆ॥ਕਹਿਰਵਿਦਾਸਸ
ਰਨਿਪ੍ਰਭਤੇਰੀ॥ਜਿਉਜਾਨਹੁਤਿਉਕਰੁਗਤਿਮੇਰੀ॥੩॥੧॥ਸੂਹੀ॥ ਜੋਦਿਨਆ
ਵਹਿਸੋਦਿਨਜਾਹੀ॥ਕਰਨਾਕੂਚੁਰਹਨੁਥਿਰੁਨਾਹੀ॥ਸੰਗੁਚਲਤਹੈਹਮਭੀਚਲਨਾ॥ਦੂਰਿਗ
ਵਨੁਸਿਰਊਪਰਿਮਰਨਾ॥੧॥ਕਿਆਤੂਸੋਇਆਜਾਗੁਇਆਨਾ॥ਤੈਜੀਵਨੁਜਗਿਸਚੁ
ਕਰਿਜਾਨਾ॥੧॥ਰਹਾਉ॥ਜਿਨਿਜੀਉਦੀਆਸੁਰਿਜਕੁਅੰਬਰਾਵੈ॥ਸਭਘਟਭੀਤਰਿਹਾਟੁ
ਚਲਾਵੈ॥ਕਰਿਬੰਦਗੀਛਾਡਿਮੈਮੇਰਾ॥ਹਿਰਦੈਨਾਮੁਸਮ੍ਹਾਰਿਸਵੇਰਾ॥੨॥ਜਨਮੁਸਿਰਾਨੋ
ਪੰਥੁਨਸਵਾਰਾ॥ਸਾਂਝਪਰੀਦਹਦਿਸਅੰਧਿਆਰਾ॥ਕਹਿਰਵਿਦਾਸਨਿਦਾਨਿਦਿਵਾਨੇ
॥ਚੇਤਸਿਨਾਹੀਦੁਨੀਆਫਨਖਾਨੇ॥੩॥੨॥ਸੂਹੀ ਊਚੇਮੰਦਰਸਾਲਰਸੋਈ॥ਏਕ
ਘਰੀਫੁਨਿਰਹਨੁਨਹੋਈ॥੧॥ਇਹੁਤਨੁਐਸਾਜੈਸੇਘਾਸਕੀਟਾਟੀ॥ਜਲਿਗਇਓਘਾਸੁਰ

ਲਿਗਾਇਓ ਮਾਟੀ ॥੧॥ ਰਹਾਉ ॥ ਭਾਈ ਬੰਧ ਕੁਟੰਬ ਸਹੇਰਾ ॥ ਓਇ ਭੀ ਲਾਗੇ ਕਾਢੁ ਸਵੇਰਾ ॥੨॥ ਘਰ ਕੀ ਨਾਰਿ ਉਰਹਿ ਤਨ ਲਾਗੀ ॥ ਉਹ ਤਉ ਭੂਤੁ ਭੂਤੁ ਕਰਿ ਭਾਗੀ ॥੩॥ ਕਹਿ ਰਵਿਦਾਸ ਸਭੈ ਜਗੁ ਲੂਟਿਆ ॥ ਹਮ ਤਉ ਏਕ ਰਾਮੁ ਕਹਿ ਛੂਟਿਆ ॥੪॥੩॥

ਰਾਗੁ ਸੂਹੀ ਬਾਣੀ ਸੇਖ ਫਰੀਦ ਜੀ ਕੀ ੧ਓ ਸਤਿਗੁਰ ਪ੍ਰਸਾਦਿ ॥

ਤਪਿ ਤਪਿ ਲੁਹਿ ਲੁਹਿ ਹਾਥ ਮਰੋਰਉ ॥ ਬਾਵਲਿ ਹੋਈ ਸੋ ਸਹੁ ਲੋਰਉ ॥ ਤੈ ਸਹਿ ਮਨ ਮਹਿ ਕੀਆ ਰੋਸੁ ॥ ਮੁਝੁ ਅਵਗਨ ਸਹ ਨਾਹੀ ਦੋਸੁ ॥੧॥ ਤੈ ਸਾਹਿਬ ਕੀ ਮੈ ਸਾਰ ਨ ਜਾਨੀ ॥ ਜੋਬਨੁ ਖੋਇ ਪਾਛੈ ਪਛੁਤਾਨੀ ॥੧॥ ਰਹਾਉ ॥ ਕਾਲੀ ਕੋਇਲ ਤੂ ਕਿਤ ਗੁਨ ਕਾਲੀ ॥ ਅਪਨੇ ਪ੍ਰੀਤਮ ਕੇ ਹਉ ਬਿਰਹੈ ਜਾਲੀ ॥ ਪਿਰਹਿ ਬਿਹੂਨ ਕਤਹਿ ਸੁਖੁ ਪਾਏ ॥ ਜਾ ਹੋਇ ਕ੍ਰਿਪਾਲੁ ਤਾ ਪ੍ਰਭੂ ਮਿਲਾਏ ॥੨॥ ਵਿਧਣ ਖੂਹੀ ਮੁੰਧ ਇਕੇਲੀ ॥ ਨਾ ਕੋ ਸਾਥੀ ਨਾ ਕੋ ਬੇਲੀ ॥ ਕਰਿ ਕਿਰਪਾ ਪ੍ਰਭਿ ਸਾਧਸੰਗਿ ਮੇਲੀ ॥ ਜਾ ਫਿਰਿ ਦੇਖਾ ਤਾ ਮੇਰਾ ਅਲਹੁ ਬੇਲੀ ॥੩॥ ਵਾਟ ਹਮਾਰੀ ਖਰੀ ਉਡੀਣੀ ॥ ਖੰਨਿਅਹੁ ਤਿਖੀ ਬਹੁਤੁ ਪਿਈਣੀ ॥ ਉਸੁ ਊਪਰਿ ਹੈ ਮਾਰਗੁ ਮੇਰਾ ॥ ਸੇਖ ਫਰੀਦਾ ਪੰਥੁ ਸਮ੍ਹਾਰਿ ਸਵੇਰਾ ॥੪॥੧॥

ਸੂਹੀ ਲਲਿਤ ॥ ਬੇੜਾ ਬੰਧਿ ਨ ਸਕਿਓ ਬੰਧਨ ਕੀ ਵੇਲਾ ॥ ਭਰਿ ਸਰਵਰੁ ਜਬ ਊਛਲੈ ਤਬ ਤਰਣੁ ਦੁਹੇਲਾ ॥੧॥ ਹਥੁ ਨ ਲਾਇ ਕਸੁੰਭੜੈ ਜਲਿ ਜਾਸੀ ਢੋਲਾ ॥੧॥ ਰਹਾਉ ॥ ਇਕ ਆਪੀਨ੍ਹ੍ਹੈ ਪਤਲੀ ਸਹ ਕੇਰੇ ਬੋਲਾ ॥ ਦੁਧਾ ਥਣੀ ਨ ਆਵਈ ਫਿਰਿ ਹੋਇ ਨ ਮੇਲਾ ॥੨॥ ਕਹੈ ਫਰੀਦੁ ਸਹੇਲੀਹੋ ਸਹੁ ਅਲਾਏਸੀ ॥ ਹੰਸੁ ਚਲਸੀ ਡੁੰਮਣਾ ਅਹਿ ਤਨੁ ਢੇਰੀ ਥੀਸੀ ॥੩॥੨॥

੧ਓ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥

ਰਾਗੁ ਬਿਲਾਵਲੁ ਮਹਲਾ ੧ ਚਉਪਦੇ ਘਰੁ ੧ ॥

ਤੂ ਸੁਲਤਾਨੁ ਕਹਾ ਹਉ ਮੀਆ ਤੇਰੀ ਕਵਨ ਵਡਾਈ ॥ ਜੋ ਤੂ ਦੇਹਿ ਸੁ ਕਹਾ ਸੁਆਮੀ ਮੈ ਮੂਰਖ ਕਹਣੁ ਨ ਜਾਈ ॥੧॥ ਤੇਰੇ ਗੁਣ ਗਾਵਾ ਦੇਹਿ ਬੁਝਾਈ ॥ ਜੈਸੇ ਸਚ ਮਹਿ ਰਹਉ ਰਜਾਈ ॥੧॥ ਰਹਾਉ ॥ ਜੋ ਕਿਛੁ ਹੋਆ ਸਭੁ ਕਿਛੁ ਤੁਝ ਤੇ ਤੇਰੀ ਸਭ ਅਸਨਾਈ ॥ ਤੇਰਾ ਅੰਤੁ ਨ ਜਾਣਾ ਮੇਰੇ ਸਾਹਿਬ ਮੈ ਅੰਧੁਲੇ ਕਿਆ ਚਤੁਰਾਈ ॥੨॥ ਕਿਆ ਹਉ ਕਥੀ ਕਥੇ ਕਥਿ ਦੇਖਾ ਮੈ ਅਕਥੁ ਨ ਕਥਨਾ ਜਾਈ ॥ ਜੋ ਤੁਧੁ ਭਾਵੈ ਸੋਈ ਆਖਾ ਤਿਲੁ ਤੇਰੀ ਵਡਿਆਈ ॥੩॥ ਏਤੇ ਕੂਕਰ ਹਉ ਬੇਗਾਨਾ ਭਉਕਾ ਇਸੁ ਤਨ ਤਾਈ ॥ ਭਗਤਿ ਹੀਣੁ ਨਾਨਕੁ ਜੇ ਹੋਇਗਾ ਤਾ ਖਸਮੈ ਨਾਉ ਨ ਜਾਈ ॥੪॥੧॥

ਬਿਲਾਵਲੁ ਮਹਲਾ ੧ ॥ ਮਨੁ ਮੰਦਰੁ ਤਨੁ ਵੇਸ ਕਲੰਦਰੁ ਘਟ ਹੀ ਤੀਰਥਿ ਨਾਵਾ ॥ ਏਕੁ ਸਬਦੁ ਮੇਰੈ ਪ੍ਰਾਨਿ ਬਸਤੁ ਹੈ ਬਾਹੁੜਿ ਜਨਮਿ ਨ ਆਵਾ ॥੧॥ ਮਨੁ ਬੇਧਿਆ ਦਇਆਲ ਸੇਤੀ ਮੇਰੀ ਮਾਈ ॥ ਕਉਣੁ ਜਾਣੈ ਪੀਰ ਪਰਾਈ ॥ ਹਮ ਨਾਹੀ ਚਿੰਤ ਪਰਾਈ ॥੧॥ ਰਹਾਉ ॥ ਅਗਮ ਅਗੋਚਰ ਅਲਖ ਅਪਾਰਾ ਚਿੰਤਾ ਕਰਹੁ ਹਮਾਰੀ ॥ ਜਲਿ ਥਲਿ ਮਹੀਅਲਿ ਭਰਿਪੁਰਿ ਲੀਣਾ ਘਟਿ ਘਟਿ ਜੋਤਿ ਤੁਮਾਰੀ ॥੨॥ ਸਿਖ ਮਤਿ ਸਭ ਬੁਧਿ ਤੁਮਾਰੀ ਮੰਦਿਰ ਛਾਵਾ ਤੇਰੇ ॥ ਤੁਝ ਬਿਨੁ ਅਵਰੁ ਨ ਜਾਣਾ ਮੇਰੇ ਸਾਹਿਬਾ ਗੁਣ ਗਾਵਾ ਨਿਤ ਤੇਰੇ ॥੩॥ ਜੀਅ ਜੰਤ ਸਭਿ ਸਰਣਿ ਤੁਮਾਰੀ ਸਰਬ ਚਿੰਤ ਤੁਧੁ ਪਾਸੇ ॥ ਜੋ ਤੁਧੁ ਭਾਵੈ ਸੋਈ ਚੰਗਾ ਇਕ ਨਾਨਕ ਕੀ ਅਰਦਾਸੇ ॥੪॥੨॥

ਬਿਲਾਵਲੁ ਮਹਲਾ ੧ ॥ ਆਪੇ ਸਬਦੁ ਆਪੇ ਨੀਸਾਨੁ ॥ ਆਪੇ ਸੁਰਤਾ ਆਪੇ ਜਾਨੁ ॥ ਆਪੇ ਕਰਿ ਕਰਿ ਵੇਖੈ ਤਾਣੁ ॥ ਤੂ ਦਾਤਾ ਨਾਮੁ ਪਰਵਾਣੁ ॥੧॥ ਐਸਾ ਨਾਮੁ ਨਿਰੰਜਨ ਦੇਉ ॥ ਹਉ ਜਾਚਿਕੁ ਤੂ ਅਲਖ ਅਭੇਉ ॥੧॥ ਰਹਾਉ ॥ ਮਾਇਆ ਮੋਹੁ ਧਰਕਟੀ ਨਾਰਿ ॥ ਭੂੰਡੀ ਕਾਮਣਿ ਕਾਮਣਿਆਰਿ ॥ ਰਾਜੁ ਰੂਪੁ ਝੂਠਾ ਦਿਨ ਚਾਰਿ ॥ ਨਾਮੁ ਮਿਲੈ ਚਾਨਣੁ ਅੰਧਿਆਰਿ ॥੨॥ ਚਖਿ ਛੋਡੀ ਸਹਸਾ ਨਹੀ ਕੋਇ ॥ ਬਾਪੁ ਦਿਸੈ ਵੇਜਾਤਿ ਨ ਹੋਇ ॥ ਏਕੇ ਕਉ ਨਾਹੀ ਭਉ ਕੋਇ ॥ ਕਰਤਾ ਕਰੇ ਕਰਾਵੈ ਸੋਇ ॥੩॥ ਸਬਦਿ ਮੁਏ ਮਨੁ ਮਨ ਤੇ ਮਾਰਿਆ ॥ ਠਾਕਿ ਰਹੇ ਮਨੁ ਸਾਚੈ ਧਾਰਿਆ ॥ ਅਵਰੁ ਨ ਸੂਝੈ ਗੁਰ ਕਉ ਵਾਰਿਆ ॥ ਨਾਨਕ ਨਾਮਿ ਰਤੇ ਨਿਸਤਾਰਿਆ ॥੪॥੩॥

॥੪॥੩॥ਬਿਲਾਵਲੁਮਹਲਾ੧ ॥ਗੁਰਬਚਨੀਮਨੁਸਹਜਧਿਆਨੇ॥ਹਰਿਕੈ
ਰੰਗਿਰਤਾਮਨੁਮਾਨੇ॥ਮਨਮੁਖਭਰਮਿਭੁਲੇਬਉਰਾਨੇ॥ਹਰਿਬਿਨੁਕਿਉਰਹੀਐਗੁਰਸਬਦਿ
ਪਛਾਨੇ॥੧॥ਬਿਨੁਦਰਸਨਕੈਸੇਜੀਵਉਮੇਰੀਮਾਈ॥ਹਰਿਬਿਨੁਜੀਅਰਾਰਹਿਨਸਕੈਖਿ
ਨੁਸਤਿਗੁਰਿਬੂਝਬੁਝਾਈ॥੧॥ਰਹਾਉ॥ਮੇਰਾਪ੍ਰਭੁਬਿਸਰੈਹਉਮਰਉਦੁਖਾਲੀ॥ਸਾਸਿ
ਗਿਰਾਸਿਜਪਉਅਪੁਨੇਹਰਿਭਾਲੀ॥ਸਦਬੈਰਾਗਨਿਹਰਿਨਾਮੁਨਿਹਾਲੀ॥ਅਬਜਾਨੇ
ਗੁਰਮੁਖਿਹਰਿਨਾਲੀ॥੨॥ਅਕਥਕਥਾਕਹੀਐਗੁਰਭਾਇ॥ਪ੍ਰਭੁਅਗਮਅਗੋਚਰੁ
ਦੇਇਦਿਖਾਇ॥ਬਿਨੁਗੁਰਕਰਣੀਕਿਆਕਾਰਕਮਾਇ॥ਹਉਮੈਮੇਟਿਚਲੈਗੁਰਸਬ
ਦਿਸਮਾਇ॥੩॥ਮਨਮੁਖੁਵਿਛੁੜੈਖੋਟੀਰਾਸਿ॥ਗੁਰਮੁਖਿਨਾਮਿਮਿਲੈਸਾਬਾਸਿ॥ਹਰਿਕਿਰ
ਪਾਧਾਰੀਦਾਸਨਿਦਾਸ॥ਜਨਨਾਨਕਹਰਿਨਾਮਧਨੁਰਾਸਿ॥੪॥੪॥

ੴਸਤਿਗੁਰਪ੍ਰਸਾਦਿ॥

ਬਿਲਾਵਲੁਮਹਲਾ੩ ਘਰੁ੧

ਧ੍ਰਿਗੁਧ੍ਰਿਗੁਖਾਇਆਧ੍ਰਿਗੁਧ੍ਰਿਗੁਸੋਇਆਧ੍ਰਿਗੁਧ੍ਰਿਗੁਕਾਪੜੁਅੰਗਿਚੜਾਇਆ॥ਧ੍ਰਿਗੁ
ਸਰੀਰੁਕੁਟੰਬਸਹਿਤਸਿਉਜਿਤੁਹੁਣਿਖਸਮੁਨਪਾਇਆ॥ਪਉੜੀਛੁੜਕੀਫਿਰਿਹ
ਥਿਨਆਵੈਅਹਿਲਾਜਨਮੁਗਵਾਇਆ॥੧॥ਦੂਜਾਭਾਉਨਦੇਈਲਿਵਲਾਗਣਿ
ਜਿਨਿਹਰਿਕੇਚਰਣਵਿਸਾਰੇ॥ਜਗਜੀਵਨਦਾਤਾਜਨਸੇਵਕਤੇਰੇਤਿਨਕੇਤੈਦੂਖਨਿਵਾ
ਰੇ॥੧॥ਰਹਾਉ॥ਤੂਦਇਆਲੁਦਇਆਪਤਿਦਾਤਾਕਿਆਏਹਿਜੰਤਵਿਚਾਰੇ॥ਮੁਕਤਬੰਧ
ਸਭਿਤੁਧੁਤੇਹੋਏਐਸਾਆਖਿਵਖਾਣੇ॥ਗੁਰਮੁਖਿਹੋਵੈਸੁਮੁਕਤੁਕਹੀਐਮਨਮੁਖਬੰਧ
ਵਿਚਾਰੇ॥੨॥ਸੋਜਨੁਮੁਕਤੁਜਿਸੁਏਕਲਿਵਲਾਗੀਸਦਾਰਹੈਹਰਿਨਾਲੇ॥ਤਿਨਕੀਗਹਣਗ
ਤਿਕਹੀਨਜਾਈਸਚੈਆਪਿਸਵਾਰੇ॥ਭਰਮਿਭੁਲਾਣੇਸਿਮਨਮੁਖਕਹੀਅਹਿਨਾਉਰਵਾਰਿ
ਨਪਾਰੇ॥੩॥ਜਿਸਨੋਨਦਰਿਕਰੇਸੋਈਜਨੁਪਾਏਗੁਰਕਾਸਬਦੁਸਮਾਲੇ॥ਹਰਿਜਨਮਾਇ
ਆਮਾਹਿਨਿਸਤਾਰੇ॥ਨਾਨਕਭਾਗੁਹੋਵੈਜਿਸੁਮਸਤਕਿਕਾਲਹਿਮਾਰਿਬਿਦਾਰੇ॥੪॥੧॥
ਬਿਲਾਵਲੁਮਹਲਾ੩ ॥ਅਤੁਲੁਕਿਉਤੋਲਿਆਜਾਇ
॥ਦੂਜਾਹੋਇਤਸੋਝੀਪਾਇ॥ਤਿਸਤੇਦੂਜਾਨਾਹੀਕੋਇ॥ਤਿਸਦੀਕੀਮਤਿਕਿਕੂਹੋਇ॥੧॥ਗੁ
ਰਪ੍ਰਸਾਦਿਵਸੈਮਨਿਆਇ॥ਤਾਕੋਜਾਣੈਦੁਬਿਧਾਜਾਇ॥੧॥ਰਹਾਉ॥ਆਪਿਸਰਾ

ਕਸਵਟੀਲਾਏ॥ਆਪੇਪਰਖੇਆਪਿਚਲਾਏ॥ਆਪੇਤੋਲੇਪੂਰਾਹੋਇ॥ਆਪੇਜਾਣੈਏਕੋ ੪੦੬
ਸੋਇ॥੨॥ਮਾਇਆਕਾਰੂਪੁਸਭੁਤਿਸਤੇਹੋਇ॥ਜਿਸਨੋਮੇਲੇਸੁਨਿਰਮਲੁਹੋਇ॥ਜਿਸਨੋਲਾ
ਏਲਗੈਤਿਸੁਆਇ॥ਸਭੁਸਚੁਦਿਖਾਲੇਤਾਸਚਿਸਮਾਇ॥੩॥ਆਪੇਲਿਵਧਾਤੁਹੈਆ
ਪੇ॥ਆਪਿਬੁਝਾਏਆਪੇਜਾਪੇ॥ਆਪੇਸਤਿਗੁਰੁਸਬਦੁਹੈਆਪੇ॥ਨਾਨਕਆਖਿਸੁਣਾ
ਏਆਪੇ॥੪॥੨॥ਬਿਲਾਵਲੁਮਹਲਾ੩ ॥ਸਾਹਿਬਤੇਸੇਵਕੁਸੇਵਸਾਹਿਬਤੇ
ਕਿਆਕੋਕਹੈਬਹਾਨਾ॥ਐਸਾਇਕੁਤੇਰਾਖੇਲੁਬਨਿਆਹੈਸਭਮਹਿਏਕੁਸਮਾਨਾ॥੧॥
ਸਤਿਗੁਰਿਪਰਚੈਹਰਿਨਾਮਿਸਮਾਨਾ॥ਜਿਸੁਕਰਮੁਹੋਵੈਸੋਸਤਿਗੁਰੁਪਾਏਅਨਦਿਨੁਲਾ
ਗੈਸਹਜਧਿਆਨਾ॥੧॥ਰਹਾਉ॥ਕਿਆਕੋਈਤੇਰੀਸੇਵਾਕਰੇਕਿਆਕੋਕਰੇਅਭਿਮਾਨਾ॥
ਜਬਅਪੁਨੀਜੋਤਿਖਿੰਚਹਿਤੂਸੁਆਮੀਤਬਕੋਈਕਰਉਦਿਖਾਵਖਿਆਨਾ॥੨॥ਆਪੇ
ਗੁਰੁਚੇਲਾਹੈਆਪੇਆਪੇਗੁਣੀਨਿਧਾਨਾ॥ਜਿਉਆਪਿਚਲਾਏਤਿਵੈਕੋਈਚਾਲੈਜਿਉ
ਹਰਿਭਾਵੈਭਗਵਾਨਾ॥੩॥ਕਹਤਨਾਨਕੁਤੂਸਾਚਾਸਾਹਿਬੁਕਉਣੁਜਾਣੈਤੇਰੇਕਾਮਾ॥
ਇਕਨਾਘਰਮਹਿਦੇਵਡਿਆਈ॥ਇਕਿਭਰਮਿਭਵਹਿਅਭਿਮਾਨਾ॥੪॥੩॥ਬਿ
ਲਾਵਲੁਮਹਲਾ੩ ॥ਪੂਰਾਥਾਟੁਬਣਾਇਆਪੂਰੈਵੇਖਹੁਏਕਸਮਾਨਾ॥ਇ
ਸੁਪਰਪੰਚਮਹਿਸਾਚੇਨਾਮਕੀਵਡਿਆਈਮਤੁਕੋਧਰਹੁਗੁਮਾਨਾ॥੧॥ਸਤਿਗੁਰਕੀਜਿ
ਸੁਨੋਮਤਿਆਵੈਸੋਸਤਿਗੁਰਮਾਹਿਸਮਾਨਾ॥ਇਹਬਾਣੀਜੋਜੀਅਹੁਜਾਣੈਤਿਸੁਅੰਤਰਿ
ਰਵੈਹਰਿਨਾਮਾ॥੧॥ਰਹਾਉ॥ਚਹੁਜੁਗਾਕਾਹੁਣਿਨਿਬੇੜਾਨਰਮਨੁਖਾਨੋਏਕੁਨਿਧਾਨਾ॥
ਜਤੁਸੰਜਮਤੀਰਥਓਨਾਜੁਗਾਕਾਧਰਮੁਹੈਕਲਿਮਹਿਕੀਰਤਿਹਰਿਨਾਮਾ॥੨॥ਜੁਗਿਜੁ
ਗਿਆਪੋਆਪਣਾਧਰਮੁਹੈਸੋਧਿਦੇਖਹੁਬੇਦਪੁਰਾਣਾ॥ਗੁਰਮੁਖਿਜਿਨੀਧਿਆਇਆ
ਹਰਿਹਰਿਜਗਿਤੇਪੂਰੇਪਰਵਾਣਾ॥੩॥ਕਹਤਨਾਨਕੁਸਚੇਸਿਉਪ੍ਰੀਤਿਲਾਏਚੂਕੈਮਨਿਅ
ਭਿਮਾਨਾ॥ਕਹਤਸੁਣਤਸਭੇਸੁਖੁਪਾਵਹਿਮਾਨਤਪਾਹਿਨਿਧਾਨਾ॥੪॥੪॥
ਬਿਲਾਵਲੁਮਹਲਾ੩ ॥ਗੁਰਮੁਖਿਪ੍ਰੀਤਿਜਿਸਨੋਆਪੇਲਾਏ॥ਤਿਤੁਘਰਿਬਿਲਾਵ
ਲੁਗੁਰਸਬਦਿਸੁਹਾਏ॥ਮੰਗਲੁਨਾਰੀਗਾਵਹਿਆਏ॥ਮਿਲਿਪ੍ਰੀਤਮਸਦਾਸੁਖੁਪਾਏ
॥੧॥ਹਉਤਿਨਬਲਿਹਾਰੈਜਿਨ੍ਹਹਰਿਮੰਨਿਵਸਾਏ॥ਹਰਿਜਨਕਉਮਿਲਿਆਸੁਖੁਪਾ

ਈਐਹਰਿਗੁਣਗਾਵੈਸਹਜਿਸੁਭਾਏ॥੧॥ਰਹਾਉ॥ਸਦਾਰੰਗਿਰਾਤੇਤੇਰੈਚਾਏ॥ਹਰਿਜੀ
ਉਆਪਿਵਸੈਮਨਿਆਏ॥ਆਪੇਸੋਭਾਸਦਹੀਪਾਏ॥ਗੁਰਮੁਖਿਮੇਲੈਮੇਲਿਮਿਲਾਏ॥
੨॥ਗੁਰਮੁਖਿਰਾਤੇਸਬਦਿਰੰਗਾਏ॥ਨਿਜਘਰਿਵਾਸਾਹਰਿਗੁਣਗਾਏ॥ਰੰਗਿਚਲੂਲੈ
ਹਰਿਰਸਿਭਾਏ॥ਇਹੁਰੰਗੁਕਦੇਨਉਤਰੈਸਾਚਿਸਮਾਏ॥੩॥ਅੰਤਰਿਸਬਦੁਮਿਟਿਆਅਗਿ
ਆਨੁਅੰਧੇਰਾ॥ਸਤਿਗੁਰਗਿਆਨੁਮਿਲਿਆਪ੍ਰੀਤਮੁਮੇਰਾ॥ਜੋਸਚਿਰਾਤੇਤਿਨਬਹੁੜਿ
ਨਫੇਰਾ॥ਨਾਨਕਨਾਮੁਦ੍ਰਿੜਾਏਪੂਰਾਗੁਰੁਮੇਰਾ॥੪॥੫॥ਬਿਲਾਵਲੁਮਹਲਾ ੩
ਪੂਰੇਗੁਰਤੇਵਡਿਆਈਪਾਈ॥ਅਚਿੰਤਨਾਮੁਵਸਿਆਮਨਿਆਈ॥ਹਉਮੈਮਾਇਆਸਬ
ਦਿਜਲਾਈ॥ਦਰਿਸਾਚੈਗੁਰਤੇਸੋਭਾਪਾਈ॥੧॥ਜਗਦੀਸਸੇਵਉਮੈਅਵਰੁਨਕਾਜਾ॥ਅ
ਨਦਿਨੁਅਨਦੁਹੋਵੈਮਨਿਮੇਰੈਗੁਰਮੁਖਿਮਾਗਉਤੇਰਾਨਾਮੁਨਿਵਾਜਾ॥੧॥ਰਹਾਉ॥ਮਨਕੀਪ
ਰਤੀਤਿਮਨਤੇਪਾਈ॥ਪੂਰੇਗੁਰਤੇਸਬਦਿਬੁਝਾਈ॥ਜੀਵਣਮਰਣੁਕੋਸਮਸਰਿਵੇਖੈ
॥ਬਹੁੜਿਨਮਰੈਨਾਜਮੁਪੇਖੈ॥੨॥ਘਰਹੀਮਹਿਸਭਿਕੋਟਨਿਧਾਨ॥ਸਤਿਗੁਰਿਦਿਖਾ
ਏਗਇਆਅਭਿਮਾਨੁ॥ਸਦਹੀਲਾਗਾਸਹਜਿਧਿਆਨ॥ਅਨਦਿਨੁਗਾਵੈਏਕੋਨਾਮ
॥੩॥ਇਸੁਜੁਗਮਹਿਵਡਿਆਈਪਾਈ॥ਪੂਰੇਗੁਰਤੇਨਾਮੁਧਿਆਈ॥ਜਹਦੇਖਾਤ
ਹਰਹਿਆਸਮਾਈ॥ਸਦਾਸੁਖਦਾਤਾਕੀਮਤਿਨਹੀਪਾਈ॥੪॥ਪੂਰੈਭਾਗਿਗੁਰੁਪੂਰਾਪ
ਾਇਆ॥ਅੰਤਰਿਨਾਮੁਨਿਧਾਨੁਦਿਖਾਇਆ॥ਗੁਰਕਾਸਬਦੁਅਤਿਮੀਠਾਲਾਇਆ॥
ਨਾਨਕਤ੍ਰਿਸਨਬੁਝੀਮਨਿਤਨਿਸੁਖੁਪਾਇਆ॥੫॥੬॥੧੦॥

੧ਓਸਤਿਗੁਰਪ੍ਰਸਾਦਿ

ਰਾਗੁਬਿਲਾਵਲੁਮਹਲਾ ੪ ਘਰੁ ੩

ਉਦਮਮਤਿਪ੍ਰਭਅੰਤਰਜਾਮੀਜਿਉਪ੍ਰੇਰੇਤਿਉਕਰਨਾ॥ਜਿਉਨਟੂਆਤੰਤੁਵਜਾਏਤੰਤੀ
ਤਿਉਵਾਜਹਿਜੰਤਜਨਾ॥੧॥ਜਪਿਮਨਰਾਮਨਾਮੁਰਸਨਾ॥ਮਸਤਕਿਲਿਖਤਲਿਖੇਗੁਰੁ
ਪਾਇਆਹਰਿਹਿਰਦੈਹਰਿਬਸਨਾ॥੧॥ਰਹਾਉ॥ਮਾਇਆਗਿਰਸਤਿਭ੍ਰਮਤੁਹੈਪ੍ਰਾਨੀਰ
ਖਿਲੇਵਹੁਜਨੁਅਪਨਾ॥ਜਿਉਪ੍ਰਹਿਲਾਦੁਹਰਣਾਖਸਿਗ੍ਰਸਿਓਹਰਿਰਾਖਿਓਹਰਿਸਰ
ਨਾ॥੨॥ਕਵਨਕਵਨਕੀਗਤਿਮਿਤਿਕਹੀਐਹਰਿਕੀਏਪਤਿਤਪਵੰਨਾ॥ਓਹੁਢੋਵੈਢੋਰਹਾ
ਥਿਚਮੁਚਮਰੇਹਰਿਉਧਰਿਓਪਰਿਓਸਰਨਾ॥੩॥ਪ੍ਰਭਦੀਨਦਇਆਲਭਗਤਭਵ

ਤਾਰਨਹਮਪਾਪੀਰਾਖੁਪਪਨਾ॥ਹਰਿਦਾਸਿਨਦਾਸਦਾਸਹਮਕਰੀਅਹੁਜਨਨਾਨਕਦਾਸ
ਦਾਸੰਨਾ॥੪॥੧॥ਬਿਲਾਵਲੁਮਹਲਾ ੪ ॥ਹਮਮੂਰਖਮੁਗਧਅਗਿਆਨ
ਮਤੀਸਰਣਾਗਤਿਪੁਰਖਅਜਨਮਾ॥ਕਰਿਕਿਰਪਾਰਖਿਲੇਵਹੁਮੇਰੇਠਾਕੁਰਹਮਪਾਥਰਹੀ
ਨਅਕਰਮਾ॥੧॥ਮੇਰੇਮਨਭਜੁਰਾਮਨਾਮੈਰਾਮਾ॥ਗੁਰਮਤਿਹਰਿਰਸੁਪਾਈਐਹੋਰਿਤਿਆ
ਗਹੁਨਿਹਫਲਕਾਮਾ॥੧॥ਰਹਾਉ॥ਹਰਿਜਨਸੇਵਕਸੇਹਰਿਤਾਰੇਹਮਨਿਰਗੁਨਰਾਖੁਉ
ਪਮਾ॥ਤੁਝਬਿਨੁਅਵਰੁਨਕੋਈਮੇਰੇਠਾਕੁਰਹਰਿਜਪੀਐਵਡੇਕਰੰਮਾ॥੨॥ਨਾਮਹੀਨ
ਧ੍ਰਿਗੁਜੀਵਤੇਤਿਨਵਡਦੂਖਸਹੰਮਾ॥ਓਇਫਿਰਿਫਿਰਿਜੋਨਿਭਵਾਈਅਹਿਮੰਦਭਾਗੀਮੂ
ੜਅਕਰਮਾ॥੩॥ਹਰਿਜਨਨਾਮੁਅਧਾਰੁਹੈਧੁਰਿਪੂਰਬਿਲਿਖੇਵਡਕਰਮਾ॥ਗੁਰਿਸਤਿਗੁ
ਰਿਨਾਮੁਦ੍ਰਿੜਾਇਆਜਨਨਾਨਕਸਫਲੁਜਨੰਮਾ॥੪॥੨॥ਬਿਲਾਵਲੁਮਹਲਾ ੪
॥ਹਮਰਾਚਿਤੁਲੁਭਤਮੋਹਿਬਿਖਿਆਬਹੁਦੁਰਮਤਿਮੈਲੁਭਰਾ॥ਤੁਮਰੀਸੇਵਾਕਰਿਨਸਕ
ਹਪ੍ਰਭ ਹਮਕਿਉਕਰਿਮੁਗਧਤਰਾ॥੧॥ਮੇਰੇਮਨਜਪਿਨਰਹਰਨਾਮੁਨਰਹਰਾ॥ਜਨਊਪਰਿ
ਕਿਰਪਾਪ੍ਰਭਿਧਾਰੀਮਿਲਿਸਤਿਗੁਰਪਾਰਿਪਰਾ॥੧॥ਰਹਾਉ॥ਹਮਰੇਪਿਤਾਠਾਕੁਰਪ੍ਰਭਸੁ
ਆਮੀਹਰਿਦੇਹੁਮਤੀਜਸੁਕਰਾ॥ਤੁਮਰੈਸੰਗਿਲਗੇਸੇਉਧਰੇਜਿਉਸੰਗਿਕਾਸਟਲੋਹਤ
ਰਾ॥੨॥ਸਾਕਤਨਰਹੋਛੀਮਤਿਮਧਿਮਜਿਨਹਰਿਹਰਿਸੇਵਨਕਰਾ॥ਤੇਨਰਭਾਗਹੀਨਦੁਹ
ਚਾਰੀਓਇਜਨਮਿਮੁਏਫਿਰਿਮਰਾ॥੩॥ਜਿਨਕਉਤੁਮਹਰਿਮੇਲਹੁਸੁਆਮੀਤੇਨਾਏਸੰ
ਤੋਖਗੁਰਸਰਾ॥ਦੁਰਮਤਿਮੈਲੁਗਈਹਰਿਭਜਿਆਜਨਨਾਨਕਪਾਰਿਪਰਾ॥੪॥੩॥
ਬਿਲਾਵਲੁਮਹਲਾ ੪ ॥ਆਵਹੁਸੰਤਮਿਲਹੁਮੇਰੇਭਾਈਮਿਲਿਹਰਿਹਰਿਕ
ਥਾਕਰਹੁ॥ਹਰਿਹਰਿਨਾਮੁਬੋਹਿਥੁਹੈਕਲਜੁਗਿਖੇਵਟਗੁਰਸਬਦਿਤਰਹੁ॥੧॥ਮੇਰੇਮ
ਨਹਰਿਗੁਣਹਰਿਉਚਰਹੁ॥ਮਸਤਕਿਲਿਖਤਲਿਖੇਗੁਨਗਾਏਮਿਲਿਸੰਗਤਿਪਾਰਿਪਰ
ਹੁ॥੧॥ਰਹਾਉ॥ਕਾਇਆਨਗਰਮਹਿਰਾਮਰਸੁਊਤਮੁਕਿਉਪਾਈਐਉਪਦੇਸੁਜਨਕਰ
ਹੁ॥ਸਤਿਗੁਰੁਸੇਵਿਸਫਲਹਰਿਦਰਸਨੁਮਿਲਿਅੰਮ੍ਰਿਤੁਹਰਿਰਸੁਪੀਅਹੁ॥੨॥ਹਰਿ
ਹਰਿਨਾਮੁਅੰਮ੍ਰਿਤੁਹਰਿਮੀਠਾਹਰਿਸੰਤਹੁਚਾਖਿਦਿਖਹੁ॥ਗੁਰਮਤਿਹਰਿਰਸੁਮੀਠਾਲਾਗਾ
ਤਿਨਬਿਸਰੇਸਭਿਬਿਖਰਸਹੁ॥੩॥ਰਾਮਨਾਮੁਰਸੁਰਾਮਰਸਾਇਣੁਹਰਿਸੇਵਹੁਸੰਤਜਨ

ਰੁ ਚਾਰਿਪਦਾਰਥਚਾਰੇਪਾਏਗੁਰਮਤਿਨਾਨਕਹਰਿਭਜੁ॥੪॥੪॥ਬਿਲਾਵਲੁਮਹ
ਲਾ੪ ॥ਖਤ੍ਰੀਬ੍ਰਾਹਮਣੁਸੂਦੁਵੈਸੁਕੋਜਾਪੈਹਰਿਮੰਤ੍ਰੁਜਪੈਨੀ॥ਗੁਰੁਸਤਿਗੁਰੁ
ਪਾਰਬ੍ਰਹਮੁਕਰਿਪੂਜਹੁਨਿਤਸੇਵਹੁਦਿਨਸੁਸਭਰੈਨੀ॥੧॥ਹਰਿਜਨਦੇਖਹੁਸਤਿਗੁਰੁਨੈਨੀ
॥ਜੋਇਛਹੁਸੋਈਫਲੁਪਾਵਹੁਹਰਿਬੋਲਹੁਗੁਰਮਤਿਬੈਨੀ॥੧॥ਰਹਾਉ॥ਅਨਿਕ
ਉਪਾਵਚਿਤਵੀਅਹਿਬਹੁਤੇਰੇਸਾਹੋਵੈਜਿਬਾਤਹੋਵੈਨੀ॥ਅਪਨਾਭਲਾਸਭੁਕੋਈ
ਬਾਛੈਸੋਕਰੇਜਿਮੈਚਿਤਿਨਚਿਤੈਨੀ॥੨॥ਮਨਕੀਮਤਿਤਿਆਗਹੁਹਰਿਜਨਏਹਾ
ਬਾਤਕਠੈਨੀ॥ਅਨਦਿਨੁਹਰਿਹਰਿਨਾਮੁਧਿਆਵਹੁਗੁਰਸਤਿਗੁਰਕੀਮਤਿਲੈਨੀ॥੩॥
ਮਤਿਸੁਮਤਿਤੇਰੈਵਸਿਸੁਆਮੀਹਮਜੰਤਤੂਪੁਰਖੁਜੰਤੈਨੀ॥ਜਨਨਾਨਕਕੇਪ੍ਰਭਕਰਤੇ
ਸੁਆਮੀਜਿਉਭਾਵੈਤਿਵੈਬੁਲੈਨੀ॥੪॥੫॥ਬਿਲਾਵਲੁਮਹਲਾ੪ ॥ਅਨ
ਦਮੂਲੁਧਿਆਇਓਪੁਰਖੋਤਮੁਅਨਦਿਨੁਅਨਦਅਨੰਦੇ॥ਧਰਮਰਾਇਕੀਕਾਣਿਚੁਕਾ
ਨੀਸਭਿਚੂਕੇਜਮਕੇਛੰਦੇ॥੧॥ਜਪਿਮਨਹਰਿਹਰਿਨਾਮੁਗੋਬਿੰਦੇ॥ਵਡਭਾਗੀਗੁਰੁਸ
ਤਿਗੁਰੁਪਾਇਆਗੁਣਗਾਏਪਰਮਾਨੰਦੇ॥੧॥ਰਹਾਉ॥ਸਾਕਤਮੂੜ੍ਹਮਾਇਆਕੇਬਧਿ
ਕਵਿਚਿਮਾਇਆਫਿਰਹਿਫਿਰੰਦੇ॥ਤ੍ਰਿਸਨਾਜਲਤਕਿਰਤਕੇਬਾਧੇਜਿਉਤੇਲੀ
ਬਲਦਭਵੰਦੇ॥੨॥ਗੁਰਮੁਖਿਸੇਵਲਗੇਸੇਉਧਰੇਵਡਭਾਗੀਸੇਵਕਰੰਦੇ॥ਜਿਨ
ਹਰਿਜਪਿਆਤਿਨਫਲੁਪਾਇਆਸਭਿਤੂਟੇਮਾਇਆਫੰਦੇ॥੩॥ਆਪੇਠਾਕੁਰੁਆਪੇਸੇ
ਵਕੁਸਭੁਆਪੇਆਪਿਗੋਵਿੰਦੇ॥ਜਨਨਾਨਕਆਪੇਆਪਿਸਭੁਵਰਤੈਜਿਉਰਾਖੈਤਿ
ਵੈਰਹੰਦੇ॥੪॥੬॥

ੴਸਤਿਗੁਰਪ੍ਰਸਾਦਿ॥ ਰਾਗੁਬਿਲਾਵਲੁਮਹਲਾ੪ ਘਰੁ੧੩
ਪੜਤਾਲ ॥ਬੋਲਹੁਭਈਆਰਾਮਨਾਮੁਪਤਿਤਪਾਵਨੋ॥ਹਰਿਸੰਤਭਗਤਤਾਰਨੋ॥
ਹਰਿਭਰਿਪੁਰੇਰਹਿਆ॥ਜਲਿਥਲੇਰਾਮਨਾਮੁ॥ਨਿਤਗਾਈਐਹਰਿਦੂਖਬਿਸਾਰਨੋ॥੧॥
ਰਹਾਉ॥ਹਰਿਕੀਆਹੈਸਫਲਜਨਮੁਹਮਾਰਾ॥ਹਰਿਜਪਿਆਹਰਿਦੂਖਬਿਸਾਰਨਹਾ
ਰਾ॥ਗੁਰੁਭੇਟਿਆਹੈਮੁਕਤਿਦਾਤਾ॥ਹਰਿਕੀਈਹਮਾਰੀਸਫਲਜਾਤਾ॥ਮਿਲਿਸੰਗਤੀ
ਗੁਨਗਾਵਨੋ॥੧॥ਮਨਰਾਮਨਾਮਕਰਿਆਸਾ॥ਭਾਉਦੂਜਾਬਿਨਸਿਬਿਨਾਸਾ॥ਵਿ

ਆਸਾਹੋਇਨਿਰਾਸੀ॥ਸੋਜਨੁਮਿਲਿਆਹਰਿਪਾਸੀ॥ਕੋਈਰਾਮਨਾਮੁਗੁਨਗਾਵੈ॥ਜਨੁ ੪੦੮
ਨਾਨਕੁਤਿਸੁਪਗਿਲਾਵੈ॥੨॥੧॥੭॥੧੭॥
ਰਾਗੁਬਿਲਾਵਲੁਮਹਲਾ੫ ਘਰੁ੧ ਚਉਪਦੇ ੴਸਤਿਗੁਰਪ੍ਰਸਾਦਿ॥
ਨਦਰੀਆਵੈਤਿਸੁਸਿਉਮੋਹੁ॥ਕਿਉਮਿਲੀਐਪ੍ਰਭਅਬਿਨਾਸੀਤੋਹਿ॥ਕਰਿਕਿਰ
ਪਾਮੋਹਿਮਾਰਗਿਪਾਵਹੁ॥ਸਾਧਸੰਗਤਿਕੈਅੰਚਲਿਲਾਵਹੁ॥੧॥ਕਿਉਤਰੀਐਬਿ
ਖਿਆਸੰਸਾਰੁ॥ਸਤਿਗੁਰੁਬੋਹਿਥੁਪਾਵੈਪਾਰਿ॥੧॥ਰਹਾਉ॥ਪਵਨਝੁਲਾਰੇਮਾਇ
ਆਦੇਇ॥ਹਰਿਕੇਭਗਤਸਦਾਥਿਰੁਸੇਇ॥ਹਰਖਸੋਗਤੇਰਹਹਿਨਿਰਾਰਾ॥ਸਿਰਊ
ਪਰਿਆਪਿਗੁਰੂਰਖਵਾਰਾ॥੨॥ਪਾਇਆਵੇੜੁਮਾਇਆਸਰਬਭੁਇਅੰਗਾ॥ਹਉ
ਮੈਪਚੇਦੀਪਕਦੇਖਿਪਤੰਗਾ॥ਸਗਲਸੀਗਾਰਕਰੇਨਹੀਪਾਵੈ॥ਜਾਹੋਇਕ੍ਰਿਪਾਲੁਤਾ
ਗੁਰੂਮਿਲਾਵੈ॥੩॥ਹਉਫਿਰਉਉਦਾਸੀਮੈਇਕੁਰਤਨੁਦਸਾਇਆ॥ਨਿਰਮੋਲਕੁ
ਹੀਰਾਮਿਲੈਨਉਪਾਇਆ॥ਹਰਿਕਾਮੰਦਰੁਤਿਸੁਮਹਿਲਾਲੁ॥ਗੁਰਿਖੋਲਿਆਪੜਦਾ
ਦੇਖਿਭਈਨਿਹਾਲੁ॥੪॥ਜਿਨਿਚਾਖਿਆਤਿਸੁਆਇਆਸਾਦੁ॥ਜਿਉਗੂੰਗਾਮਨ
ਮਹਿਬਿਸਮਾਦੁ॥ਆਨਦਰੂਪੁਸਭੁਨਦਰੀਆਇਆ॥ਜਨਨਾਨਕਹਰਿਗੁਣਆਖਿਸ
ਮਾਇਆ॥੫॥੧॥ਬਿਲਾਵਲੁਮਹਲਾ੫ ॥ਸਰਬਕਲਿਆਣਕੀਏਗੁਰਦੇ
ਵ॥ਸੇਵਕੁਅਪਨੀਲਾਇਓਸੇਵ॥ਬਿਘਨੁਨਲਾਗੈਜਪਿਅਲਖਅਭੇਵ॥੧॥ਧ
ਰਤਿਪੁਨੀਤਭਈਗੁਨਗਾਏ॥ਦੁਰਤੁਗਇਆਹਰਿਨਾਮੁਧਿਆਏ॥੧॥ਰਹਾਉ॥ਸਭਨੀ
ਥਾਂਈਰਵਿਆਆਪਿ॥ਆਦਿਜੁਗਾਦਿਜਾਕਾਵਡਪਰਤਾਪੁ॥ਗੁਰਪਰਸਾਦਿਨਹੋਇਸੰ
ਤਾਪੁ॥੨॥ਗੁਰਕੇਚਰਨਲਗੇਮਨਿਮੀਠੇ॥ਨਿਰਬਿਘਨਹੋਇਸਭਥਾਂਈਵੂਠੇ॥ਸਭਿਸੁ
ਖਪਾਏਸਤਿਗੁਰਤੂਠੇ॥੩॥ਪਾਰਬ੍ਰਹਮਪ੍ਰਭਭਏਰਖਵਾਲੇ॥ਜਿਥੈਕਿਥੈਦੀਸਹਿਨਾ
ਲੇ॥ਨਾਨਕਦਾਸਖਸਮਿਪ੍ਰਤਿਪਾਲੇ॥੪॥੨॥ਬਿਲਾਵਲੁਮਹਲਾ੫ ॥
ਸੁਖਨਿਧਾਨਪ੍ਰੀਤਮਪ੍ਰਭਮੇਰੇ॥ਅਗਨਤਗੁਣਠਾਕੁਰਪ੍ਰਭਤੇਰੇ॥ਮੋਹਿਅਨਾਥਤੁਮਰੀ
ਸਰਣਾਈ॥ਕਰਿਕਿਰਪਾਹਰਿਚਰਨਧਿਆਈ॥੧॥ਦਇਆਕਰਹੁਬਸਹੁਮਨਿਆ
ਇ॥ਮੋਹਿਨਿਰਗੁਨਲੀਜੈਲੜਿਲਾਇ॥ਰਹਾਉ॥ਪ੍ਰਭੁਚਿਤਿਆਵੈਤਾਕੈਸੀਭੀੜ॥ਹ

ਰਿਸੇਵਕਨਾਹਿਜਮਪੀੜ॥ਸਰਬਦੂਖਹਰਿਸਿਮਰਤਨਸੇ॥ਜਾਕੈਸੰਗਿਸਦਾਪ੍ਰਭੁਬੈਸੈ॥
੨॥ਪ੍ਰਭਕਾਨਾਮੁਮਨਿਤਨਿਆਧਾਰੁ॥ਬਿਸਰਤਨਾਮੁਹੋਵਤਤਨੁਛਾਰੁ॥ਪ੍ਰਭਚਿਤਿਆਏ
ਪੂਰਨਸਭਕਾਜਾ॥ਹਰਿਬਿਸਰਤਸਭਕਾਮੁਹਤਾਜਾ॥੩॥ਚਰਨਕਮਲਸੰਗਿਲਾਗੀਪ੍ਰੀ
ਤਿ॥ਬਿਸਰਿਗਈਸਭਦੁਰਮਤਿਰੀਤਿ॥ਮਨਤਨਅੰਤਰਿਹਰਿਹਰਿਮੰਤ॥ਨਾਨਕਭਗ
ਤਨਕੈਘਰਿਸਦਾਅਨੰਦ॥੪॥੩॥

ਬਿਲਾਵਲੁਮਹਲਾ੫ ਘਰੁ੨ ਯਾਨੜੀਏਕੈਘਰਿਗਾਵਣਾ॥ ੧ੴਸਤਿਗੁਰਪ੍ਰਸਾਦਿ॥

ਮੈਮਨਿਤੇਰੀਟੇਕਮੇਰੇਪਿਆਰੇਮੈਮਨਿਤੇਰੀਟੇਕ॥ਅਵਰਸਿਆਣਪਾਬਿਰਥੀਆਪਿਆ
ਰੇਰਾਖਨਕਉਤੁਮਏਕ॥੧॥ਰਹਾਉ॥ਸਤਿਗੁਰੁਪੂਰਾਜੇਮਿਲੈਪਿਆਰੇਸੋਜਨੁਹੋਤਨਿਹਾ
ਲਾ॥ਗੁਰਕੀਸੇਵਾਸੋਕਰੇਪਿਆਰੇਜਿਸਨੋਹੋਇਦਇਆਲਾ॥ਸਫਲਮੂਰਤਿਗੁਰਦੇਉ
ਸੁਆਮੀਸਰਬਕਲਾਭਰਪੂਰੇ॥ਨਾਨਕਗੁਰੁਪਾਰਬ੍ਰਹਮੁਪਰਮੇਸਰੁਸਦਾਸਦਾਹਜੂਰੇ॥੧॥
ਸੁਣਿਸੁਣਿਜੀਵਾਸੋਇਤਿਨਕੀਜਿਨਅਪੁਨਾਪ੍ਰਭੁਜਾਤਾ॥ਹਰਿਨਾਮੁਅਰਾਧਹਿਨਾਮੁ
ਵਖਾਣਹਿਹਰਿਨਾਮੇਹੀਮਨੁਰਾਤਾ॥ਸੇਵਕੁਜਨਕੀਸੇਵਾਮਾਗੈਪੂਰੈਕਰਮਿਕਮਾਵਾ॥ਨਾਨ
ਕੀਬੇਨੰਤੀਸੁਆਮੀਤੇਰੇਜਨਦੇਖਣੁਪਾਵਾ॥੨॥ਵਡਭਾਗੀਸੇਕਾਢੀਅਹਿਪਿਆਰੇ
ਸੰਤਸੰਗਤਿਜਿਨਵਾਸੋ॥ਅੰਮ੍ਰਿਤਨਾਮੁਅਰਾਧੀਐਨਿਰਮਲੁਮਨੈਹੋਵੈਪਰਗਾਸੋ॥ਜਨ
ਮਮਰਣਦੁਖੁਕਾਟੀਐਪਿਆਰੇਚੂਕੈਜਮਕੀਕਾਣੇ॥ਤਿਨਾਪਰਾਪਤਿਦਰਸਨੁਨਾਨਕਜੋ
ਪ੍ਰਭਅਪਣੇਭਾਣੇ॥੩॥ਊਚਅਪਾਰਬੇਅੰਤਸੁਆਮੀਕਉਣੁਜਾਣੈਗੁਣਤੇਰੇ॥ਗਾਵਤੇ
ਉਧਰਹਿਸੁਣਤੇਉਧਰਹਿਬਿਨਸਹਿਪਾਪਘਨੇਰੇ॥ਪਸੂਪਰੇਤਮੁਗਧਕਉਤਾਰੈਪਾਹਨ
ਪਾਰਿਉਤਾਰੈ॥ਨਾਨਕਦਾਸਤੇਰੀਸਰਣਾਈਸਦਾਸਦਾਬਲਿਹਾਰੈ॥੪॥੧॥੪॥ਬਿਲਾ
ਵਲੁਮਹਲਾ੫ ॥ਬਿਖੈਬਨੁਫੀਕਾਤਿਆਗਿਰੀਸਖੀਏਨਾਮੁਮਹਾਰਸੁਪੀਉ॥
ਬਿਨੁਰਸਚਾਖੇਬੁਡਿਗਈਸਗਲੀਸੁਖੀਨਹੋਵਤਜੀਉ॥ਮਾਨੁਮਹਤੁਨਸਕਤਿਹੀਕਾ
ਈਸਾਧਾਦਾਸੀਥੀਓ॥ਨਾਨਕਸੇਦਰਿਸੋਭਾਵੰਤੇਜੋਪ੍ਰਭਿਅਪੁਨੈਕੀਓ॥੧॥ਹਰਿਚੰਦਉ
ਰੀਚਿਤਭ੍ਰਮੁਸਖੀਏਮ੍ਰਿਗਤ੍ਰਿਸਨਾਦ੍ਰੁਮਛਾਇਆ॥ਚੰਚਲਿਸੰਗਿਨਚਾਲਤੀਸਖੀਏ
ਅੰਤਿਤਜਿਜਾਵਤਮਾਇਆ॥ਰਸਿਭੋਗਣਅਤਿਰੂਪਰਸਮਾਤੇਇਨਸੰਗਿਸੂਖੁਨ

ਆ॥ਧੰਨਿਧੰਨਿਹਰਿਜਾਪਜਨਸਖੀਏਨਾਨਕਜਿਨੀਨਾਮੁਧਿਆਇਆ॥੨॥ਜਾਇ
ਬਸਹੁਵਡਭਾਗਣੀਸਖੀਏਸੰਤਾਸੰਗਿਸਮਾਈਐ॥ਤਹਦੂਖਨਭੂਖਨਰੋਗੁਬਿਆਪੈ
ਚਰਨਕਮਲਲਿਵਲਾਈਐ॥ਤਹਜਨਮਨਮਰਣੁਨਆਵਣਜਾਣਨਿਹਚਲੁਸਰਣੀ
ਪਾਈਐ॥ਪ੍ਰੇਮਬਿਛੋਹੁਨਮੋਹੁਬਿਆਪੈਨਾਨਕਹਰਿਏਕੁਧਿਆਈਐ॥੩॥ਦ੍ਰਿਸਟਿ
ਧਾਰਿਮਨੁਬੇਧਿਆਪਿਆਰੇਰਤੜੇਸਹਜਿਸੁਭਾਏ॥ਸੇਜਸੁਹਾਵੀਸੰਗਿਮਿਲਿਪ੍ਰੀਤ
ਮਅਨਦਮੰਗਲਗੁਣਗਾਏ॥ਸਖੀਸਹੇਲੀਰਾਮਰੰਗਿਰਾਤੀਮਨਤਨਇਛਪੁਜਾਏ॥
ਨਾਨਕਅਚਰਜੁਅਚਰਜਸਿਉਮਿਲਿਆਕਹਣਾਕਛੂਨਜਾਏ॥੪॥੨॥੫॥

ਰਾਗੁਬਿਲਾਵਲੁਮਹਲਾ੫ ਘਰੁ੪ ੧ੴਸਤਿਗੁਰਪ੍ਰਸਾਦਿ॥

ਏਕਰੂਪਸਗਲੋਪਾਸਾਰਾ॥ਆਪੇਬਨਜੁਆਪਿਬਿਉਹਾਰਾ॥੧॥ਐਸੋਗਿਆਨੁਬਿ
ਰਲੋਈਪਾਏ॥ਜਤਜਤਜਾਈਐਤਤਦ੍ਰਿਸਟਾਏ॥੧॥ਰਹਾਉ॥ਅਨਿਕਰੰਗਨਿਰਗੁਨਇਕ
ਰੰਗਾ॥ਆਪੇਜਲੁਆਪਹੀਤਰੰਗਾ॥੨॥ਆਪਹੀਮੰਦਰੁਆਪਹਿਸੇਵਾ॥ਆਪਹੀਪੂਜਾਰੀਆ
ਪਹੀਦੇਵਾ॥੩॥ਆਪਹਿਜੋਗਆਪਹੀਜੁਗਤਾ॥ਨਾਨਕਕੇਪ੍ਰਭਸਦਹੀਮੁਕਤਾ॥੪॥੧॥੬॥
ਬਿਲਾਵਲੁਮਹਲਾ੫ ॥ਆਪਿਉਪਾਵਨਆਪਿਸਧਰਨਾ॥ਆਪਿਕਰਾਵਨਦੋਸੁਨ
ਲੈਨਾ॥੧॥ਆਪਨਬਚਨੁਆਪਹੀਕਰਨਾ॥ਆਪਨਬਿਭਉਆਪਹੀਜਰਨਾ॥੧॥ਰਹਾਉ॥
ਆਪਹੀਮਸਟਿਆਪਹੀਬੁਲਨਾ॥ਆਪਹੀਅਛਲੁਨਜਾਈਛਲਨਾ॥੨॥ਆਪਹੀਗੁ
ਪਤਆਪਿਪਰਗਟਨਾ॥ਆਪਹੀਘਟਿਘਟਿਆਪਿਅਲਿਪਨਾ॥੩॥ਆਪੇਅਵਿਗਤੁ
ਆਪਸੰਗਿਰਚਨਾ॥ਕਹੁਨਾਨਕਪ੍ਰਭਕੇਸਭਿਜਚਨਾ॥੪॥੨॥੭॥ਬਿਲਾਵਲੁਮਹਲਾ੫
॥ਭੂਲੇਮਾਰਗੁਜਿਨਹਿਬਤਾਇਆ॥ਐਸਾਗੁਰੁਵਡਭਾਗੀਪਾਇਆ॥੧॥ਸਿਮਰਿ
ਮਨਾਰਾਮਨਾਮੁਚਿਤਾਰੇ॥ਬਸਿਰਹੇਹਿਰਦੈਗੁਰਚਰਨਪਿਆਰੇ॥੧॥ਰਹਾਉ॥ਕਾਮਿਕ੍ਰੋਧਿਲੋਭਿਮੋ
ਹਿਮਨੁਲੀਨਾ॥ਬੰਧਨਕਾਟਿਮੁਕਤਿਗੁਰਿਕੀਨਾ॥੨॥ਦੁਖਸੁਖਕਰਤਜਨਮਿਫੁਨਿਮੂਆ॥
ਚਰਨਕਮਲਗੁਰਿਆਸ੍ਰਮੁਦੀਆ॥੩॥ਅਗਨਿਸਾਗਰਬੂਡਤਸੰਸਾਰਾ॥ਨਾਨਕਬਾਹਪਕ
ਰਿਸਤਿਗੁਰਿਨਿਸਤਾਰਾ॥੪॥੩॥੮॥ਬਿਲਾਵਲੁਮਹਲਾ੫ ॥ਤਨੁਮਨੁਧਨੁ

ਅਰਪਉ ਸਭੁ ਆਪਨਾ ॥ ਕਵਨੁ ਸੁਮਤਿ ਜਿਤੁ ਹਰਿ ਹਰਿ ਜਪਨਾ ॥੧॥ ਕਰਿ ਆਸਾ ਆਇਓ ਪ੍ਰਭ ਮਾਗਨਿ ॥ ਤੁਮ ਪੇਖਤ ਸੋਭਾ ਮੇਰੈ ਆਗਨਿ ॥੧॥ ਰਹਾਉ ॥ ਅਨਿਕ ਜੁਗਤਿ ਕਰਿ ਬਹੁਤੁ ਬੀਚਾਰਉ ॥ ਸਾਧਸੰਗਿ ਇਸੁ ਮਨਹਿ ਉਧਾਰਉ ॥੨॥ ਮਤਿ ਬੁਧਿ ਸੁਰਤਿ ਨਾਹੀ ਚਤੁਰਾਈ ॥ ਤਾ ਮਿਲੀਐ ਜਾ ਲਏ ਮਿਲਾਈ ॥੩॥ ਨੈਨ ਸੰਤੋਖੇ ਪ੍ਰਭ ਦਰਸਨੁ ਪਾਇਆ ॥ ਕਹੁ ਨਾਨਕ ਸਫਲੁ ਸੋ ਆਇਆ ॥੪॥੪॥੯॥ ਬਿਲਾਵਲੁ ਮਹਲਾ ੫ ॥ ਮਾਤ ਪਿਤਾ ਸੁਤ ਸਾਥਿ ਨ ਮਾਇਆ ॥ ਸਾਧਸੰਗਿ ਸਭੁ ਦੂਖੁ ਮਿਟਾਇਆ ॥੧॥ ਰਵਿ ਰਹਿਆ ਪ੍ਰਭੁ ਸਭ ਮਹਿ ਆਪੇ ॥ ਹਰਿ ਜਪੁ ਰਸਨਾ ਦੁਖੁ ਨ ਵਿਆਪੇ ॥੧॥ ਰਹਾਉ ॥ ਤਿਖਾ ਭੂਖ ਬਹੁ ਤਪਤਿ ਵਿਆਪਿਆ ॥ ਸੀਤਲ ਭਏ ਹਰਿ ਹਰਿ ਜਸੁ ਜਾਪਿਆ ॥੨॥ ਕੋਟਿ ਜਤਨ ਸੰਤੋਖੁ ਨ ਪਾਇਆ ॥ ਮਨੁ ਤ੍ਰਿਪਤਾਨਾ ਹਰਿ ਗੁਣ ਗਾਇਆ ॥੩॥ ਦੇਹੁ ਭਗਤਿ ਪ੍ਰਭ ਅੰਤਰਜਾਮੀ ॥ ਨਾਨਕ ਕੀ ਬੇਨੰਤੀ ਸੁਆਮੀ ॥੪॥੫॥੧੦॥ ਬਿਲਾਵਲੁ ਮਹਲਾ ੫ ॥ ਗੁਰੁ ਪੂਰਾ ਵਡਭਾਗੀ ਪਾਈਐ ॥ ਮਿਲਿ ਸਾਧੂ ਹਰਿ ਨਾਮੁ ਧਿਆਈਐ ॥੧॥ ਪਾਰਬ੍ਰਹਮ ਪ੍ਰਭ ਤੇਰੀ ਸਰਨਾ ॥ ਕਿਲਬਿਖ ਕਾਟੈ ਭਜੁ ਗੁਰ ਕੇ ਚਰਨਾ ॥੧॥ ਰਹਾਉ ॥ ਅਵਰਿ ਕਰਮ ਸਭਿ ਲੋਕਾਚਾਰ ॥ ਮਿਲਿ ਸਾਧੂ ਸੰਗਿ ਹੋਇ ਉਧਾਰ ॥੨॥ ਸਿੰਮ੍ਰਿਤਿ ਸਾਸਤ ਬੇਦ ਬੀਚਾਰੇ ॥ ਜਪੀਐ ਨਾਮੁ ਜਿਤੁ ਪਾਰਿ ਉਤਾਰੇ ॥੩॥ ਜਨ ਨਾਨਕ ਕਉ ਪ੍ਰਭ ਕਿਰਪਾ ਕਰੀਐ ॥ ਸਾਧੂ ਧੂਰਿ ਮਿਲੈ ਨਿਸਤਰੀਐ ॥੪॥੬॥੧੧॥ ਬਿਲਾਵਲੁ ਮਹਲਾ ੫ ॥ ਗੁਰ ਕਾ ਸਬਦੁ ਰਿਦੇ ਮਹਿ ਚੀਨਾ ॥ ਸਗਲ ਮਨੋਰਥ ਪੂਰਨ ਆਸੀਨਾ ॥੧॥ ਸੰਤ ਜਨਾ ਕਾ ਮੁਖੁ ਊਜਲੁ ਕੀਨਾ ॥ ਕਰਿ ਕਿਰਪਾ ਅਪੁਨਾ ਨਾਮੁ ਦੀਨਾ ॥੧॥ ਰਹਾਉ ॥ ਅੰਧ ਕੂਪ ਤੇ ਕਰੁ ਗਹਿ ਲੀਨਾ ॥ ਜੈ ਜੈ ਕਾਰੁ ਜਗਤਿ ਪ੍ਰਗਟੀਨਾ ॥੨॥ ਨੀਚਾ ਤੇ ਊਚ ਊਨ ਪੂਰੀਨਾ ॥ ਅੰਮ੍ਰਿਤ ਨਾਮੁ ਮਹਾ ਰਸੁ ਲੀਨਾ ॥੩॥ ਮਨ ਤਨ ਨਿਰਮਲ ਪਾਪ ਜਲਿ ਖੀਨਾ ॥ ਕਹੁ ਨਾਨਕ ਪ੍ਰਭ ਭਏ ਪ੍ਰਸੀਨਾ ॥੪॥੭॥੧੨॥ ਬਿਲਾਵਲੁ ਮਹਲਾ ੫ ॥ ਸਗਲ ਮਨੋਰਥ ਪਾਈਅਹਿ ਮੀਤਾ ॥ ਚਰਨ ਕਮਲ ਸਿਉ ਲਾਈਐ ਚੀਤਾ ॥੧॥ ਹਉ ਬਲਿਹਾਰੀ ਜੋ ਪ੍ਰਭੂ ਧਿਆਵਤ ॥ ਜਲਨਿ ਬੁਝੈ ਹਰਿ ਹਰਿ ਗੁਨ ਗਾਵਤ ॥੧॥ ਰਹਾਉ ॥ ਸਫਲ ਜਨਮੁ ਹੋਵਤ ਵਡਭਾਗੀ ॥ ਸਾਧਸੰਗਿ ਰਾਮਹਿ ਲਿਵ ਲਾਗੀ ॥੨॥ ਮਤਿ ਪਤਿ ਧਨੁ ਸੁਖ ਸਹਜ ਅਨੰਦਾ ॥ ਇਕ ਨਿਮਖ ਨ ਵਿਸਰਹੁ ਪਰਮਾਨੰਦਾ ॥੩॥ ਹਰਿ ਦਰਸਨ ਕੀ ਮਨਿ ਪਿਆਸ ਘਨੇਰੀ ॥ ਭਨਤਿ ਨਾਨਕ ਸਰਣਿ ਪ੍ਰਭ ਤੇਰੀ ॥੪॥੮॥੧੩॥ ਬਿਲਾਵਲੁ ਮਹਲਾ ੫ ॥

ਮੋਹਿ ਨਿਰਗੁਨ ਸਭ ਗੁਣਹ ਬਿਹੂਨਾ ॥ ਦਇਆ ਧਾਰਿ ਅਪੁਨਾ ਕਰਿ ਲੀਨਾ ॥੧॥ ਮੇਰਾ ਮਨੁ ਤਨੁ ਹਰਿ ਗੋਪਾਲਿ ਸੁਹਾਇਆ ॥ ਕਰਿ ਕਿਰਪਾ ਪ੍ਰਭੁ ਘਰ ਮਹਿ ਆਇਆ ॥੧॥ ਰਹਾਉ ॥
ਭਗਤਿ ਵਛਲ ਭੈ ਕਾਟਨਹਾਰੇ ॥ ਸੰਸਾਰ ਸਾਗਰ ਅਬ ਉਤਰੇ ਪਾਰੇ ॥੨॥ ਪਤਿਤ ਪਾਵਨ ਪ੍ਰਭ ਬਿਰਦੁ ਬੇਦਿ ਲੇਖਿਆ ॥ ਪਾਰਬ੍ਰਹਮੁ ਸੋ ਨੈਨਹੁ ਪੇਖਿਆ ॥੩॥ ਸਾਧਸੰਗਿ ਪ੍ਰਗਟੇ ਨਾਰਾਇਣ ॥ ਨਾਨਕ ਦਾਸ ਸਭਿ ਦੂਖ ਪਲਾਇਣ ॥੪॥੯॥੧੪॥ ਬਿਲਾਵਲੁ ਮਹਲਾ ੫ ॥ ਕਵਨੁ ਜਾਨੈ ਪ੍ਰਭ ਤੁਮਰੀ ਸੇਵਾ ॥ ਪ੍ਰਭ ਅਵਿਨਾਸੀ ਅਲਖ ਅਭੇਵਾ ॥੧॥ ਗੁਣ ਬੇਅੰਤ ਪ੍ਰਭ ਗਹਿਰ ਗੰਭੀਰੇ ॥ ਊਚ ਮਹਲ ਸੁਆਮੀ ਪ੍ਰਭ ਮੇਰੇ ॥ ਤੂ ਅਪਰੰਪਰ ਠਾਕੁਰ ਮੇਰੇ ॥੧॥ ਰਹਾਉ ॥ ਏਕਸ ਬਿਨੁ ਨਾਹੀ ਕੋ ਦੂਜਾ ॥ ਤੁਮ ਹੀ ਜਾਨਹੁ ਅਪਨੀ ਪੂਜਾ ॥੨॥ ਆਪਹੁ ਕਛੂ ਨ ਹੋਵਤ ਭਾਈ ॥ ਜਿਸੁ ਪ੍ਰਭੁ ਦੇਵੈ ਸੋ ਨਾਮੁ ਪਾਈ ॥੩॥ ਕਹੁ ਨਾਨਕ ਜੋ ਜਨੁ ਪ੍ਰਭ ਭਾਇਆ ॥ ਗੁਣ ਨਿਧਾਨ ਪ੍ਰਭੁ ਤਿਨ ਹੀ ਪਾਇਆ ॥੪॥੧੦॥੧੫॥ ਬਿਲਾਵਲੁ ਮਹਲਾ ੫ ॥ ਮਾਤ ਗਰਭ ਮਹਿ ਹਾਥ ਦੇ ਰਾਖਿਆ ॥ ਹਰਿ ਰਸੁ ਛੋਡਿ ਬਿਖਿਆ ਫਲੁ ਚਾਖਿਆ ॥੧॥ ਭਜੁ ਗੋਬਿਦ ਸਭ ਛੋਡਿ ਜੰਜਾਲ ॥ ਜਬ ਜਮੁ ਆਇ ਸੰਘਾਰੈ ਮੂੜੇ ਤਬ ਤਨੁ ਬਿਨਸਿ ਜਾਇ ਬੇਹਾਲ ॥੧॥ ਰਹਾਉ ॥ ਤਨੁ ਮਨੁ ਧਨੁ ਅਪਨਾ ਕਰਿ ਥਾਪਿਆ ॥ ਕਰਨਹਾਰੁ ਇਕ ਨਿਮਖ ਨ ਜਾਪਿਆ ॥੨॥ ਮਹਾ ਮੋਹ ਅੰਧ ਕੂਪ ਪਰਿਆ ॥ ਪਾਰਬ੍ਰਹਮੁ ਮਾਇਆ ਪਟਲਿ ਬਿਸਰਿਆ ॥੩॥ ਵਡੈ ਭਾਗਿ ਪ੍ਰਭ ਕੀਰਤਨੁ ਗਾਇਆ ॥ ਸੰਤਸੰਗਿ ਨਾਨਕ ਪ੍ਰਭੁ ਪਾਇਆ ॥੪॥੧੧॥੧੬॥ ਬਿਲਾਵਲੁ ਮਹਲਾ ੫ ॥ ਮਾਤ ਪਿਤਾ ਸੁਤ ਬੰਧਪ ਭਾਈ ॥ ਨਾਨਕ ਹੋਆ ਪਾਰਬ੍ਰਹਮੁ ਸਹਾਈ ॥੧॥ ਸੂਖ ਸਹਜ ਆਨੰਦ ਘਣੇ ॥ ਗੁਰੁ ਪੂਰਾ ਪੂਰੀ ਜਾ ਕੀ ਬਾਣੀ ਅਨਿਕ ਗੁਣਾ ਜਾ ਕੇ ਜਾਹਿ ਨ ਗਣੇ ॥ ਰਹਾਉ ॥ ਸਗਲ ਸਰੰਜਾਮ ਕਰੇ ਪ੍ਰਭੁ ਆਪੇ ॥ ਭਏ ਮਨੋਰਥ ਸੋ ਪ੍ਰਭੁ ਜਾਪੇ ॥੨॥ ਅਰਥ ਧਰਮ ਕਾਮ ਮੋਖ ਕਾ ਦਾਤਾ ॥ ਪੂਰੀ ਭਈ ਸਿਮਰਿ ਸਿਮਰਿ ਬਿਧਾਤਾ ॥੩॥ ਸਾਧਸੰਗਿ ਨਾਨਕਿ ਰੰਗੁ ਮਾਣਿਆ ॥ ਘਰਿ ਆਇਆ ਪੂਰੈ ਗੁਰਿ ਆਣਿਆ ॥੪॥੧੨॥੧੭॥ ਬਿਲਾਵਲੁ ਮਹਲਾ ੫ ॥ ਸ੍ਰਬ ਨਿਧਾਨ ਪੂਰਨ ਗੁਰਦੇਵ ॥੧॥ ਰਹਾਉ ॥ ਹਰਿ ਹਰਿ ਨਾਮੁ ਜਪਤ ਨਰ ਜੀਵੇ ॥ ਮਰਿ ਖੁਆਰੁ ਸਾਕਤ ਨਰ ਥੀਵੇ ॥੧॥ ਰਾਮ ਨਾਮੁ ਹੋਆ ਰਖਵਾਰਾ ॥ ਝਖ ਮਾਰਉ ਸਾਕਤੁ ਵੇਚਾਰਾ ॥੨॥ ਨਿੰਦਾ ਕਰਿ ਕਰਿ ਪਚਹਿ

ਘਨੇਰੇ॥ਸਿਮਰਤਕਟਸਗਲੇਜਿਨਿਪੇਰੇ॥੩॥ਕਹੁਨਾਨਕਜਪਿਜਨਨਾਮਾ॥ਤਾਕੈਨਿਕਟਿ
ਨਆਵੈਜਾਮਾ॥੪॥੧੩॥੧੮॥
ਰਾਗੁਬਿਲਾਵਲੁਮਹਲਾ ੫ ਘਰੁ ੪ ਦੁਪਦੇ ੧ੴਸਤਿਗੁਰਪ੍ਰਸਾਦਿ॥
ਕਵਨਸੰਜੋਗਮਿਲਉਪ੍ਰਭਅਪਨੇ॥ਪਲੁਪਲੁਨਿਮਖਸਦਾਹਰਿਜਪਨੇ॥੧॥ਚਰਨਕ
ਮਲਪ੍ਰਭਕੇਨਿਤਧਿਆਵਉ॥ਕਵਨਸੁਮਤਿਜਿਤੁਪ੍ਰੀਤਮੁਪਾਵਉ॥੧॥ਰਹਾਉ॥ਐ
ਸੀਕ੍ਰਿਪਾਕਰਹੁਪ੍ਰਭਮੇਰੇ॥ਹਰਿਨਾਨਕਬਿਸਰੁਨਕਾਹੂਬੇਰੇ॥੨॥੧॥੧੯॥ਬਿਲਾਵਲੁ
ਮ: ੫ ॥ਚਰਨਕਮਲਪ੍ਰਭਹਿਰਦੈਧਿਆਏ॥ਰੋਗਗਏਸਗਲੇਸੁਖਪਾਏ॥੧॥
ਗੁਰਿਦੁਖੁਕਾਟਿਆਦੀਨੋਦਾਨੁ॥ਸਫਲਜਨਮੁਜੀਵਨਪਰਵਾਨੁ॥੧॥ਰਹਾਉ॥ਅਕਥ
ਕਥਾਅੰਮ੍ਰਿਤਪ੍ਰਭਬਾਨੀ॥ਕਹੁਨਾਨਕਜਪਿਜੀਵੇਗਿਆਨੀ॥੨॥੨॥੨੦॥ਬਿਲਾਵ
ਲੁਮਹਲਾ ੫ ॥ਸਾਂਤਿਪਾਈਗੁਰਿਸਤਿਗੁਰਪੂਰੇ॥ਸੁਖਉਪਜੇਬਾਜੇਅਨਹਦ
ਤੂਰੇ॥੧॥ਤਾਪਪਾਪਸੰਤਾਪਬਿਨਾਸੇ॥ਹਰਿਸਿਮਰਤਕਿਲਵਿਖਸਭਿਨਾਸੇ॥੧॥ਅਨ
ਦੁਕਰਹੁਮਿਲਿਸੁੰਦਰਨਾਰੀ॥ਗੁਰਿਨਾਨਕਿਮੇਰੀਪੈਜਸਵਾਰੀ॥੨॥੩॥੨੧॥ਬਿਲ
ਵਲੁਮਹਲਾ ੫ ॥ਮਮਤਾਮੋਹਧ੍ਰੋਹਮਦਿਮਾਤਾਬੰਧਨਿਬਾਧਿਆਅਤਿਬਿਕ
ਰਾਲਾ॥ਦਿਨੁਦਿਨੁਛਿਜਤਬਿਕਾਰਕਰਤਅਉਧਫਾਹੀਫਾਥਾਜਮਕੈਜਾਲਾ॥੧॥ਤੇਰੀ
ਸਰਣਿਪ੍ਰਭਦੀਨਦਇਆਲਾ॥ਮਹਾਬਿਖਮਸਾਗਰੁਅਤਿਭਾਰੀਉਧਰਹੁਸਾਧੂਸੰਗਿ
ਰਵਾਲਾ॥੧॥ਰਹਾਉ॥ਪ੍ਰਭਸੁਖਦਾਤੇਸਮਰਥਸੁਆਮੀਜੀਉਪਿੰਡਸਭੁਤੁਮਰਾਮਾਲ
॥ਭ੍ਰਮਕੇਬੰਧਨਕਾਟਹੁਪਰਮੇਸਰਨਾਨਕਕੇਪ੍ਰਭਸਦਾਕ੍ਰਿਪਾਲਾ॥੨॥੪॥੨੨॥ਬਿਲਾ
ਵਲੁਮਹਲਾ ੫ ॥ਸਗਲਅਨੰਦੁਕੀਆਪਰਮੇਸਰਿਅਪਣਾਬਿਰਦੁਸਮਾਰਿ
ਆ॥ਸਾਧਜਨਾਹੋਏਕਿਰਪਾਲਾਬਿਗਸੇਸਭਿਪਰਵਾਰਿਆ॥੧॥ਕਾਰਜੁਸਤਿਗੁਰਿ
ਆਪਿਸਵਾਰਿਆ॥ਵਡੀਆਰਜਾਹਰਿਗੋਬਿੰਦਕੀਸੂਖਮੰਗਲਕਲਿਆਣ
ਬੀਚਾਰਿਆ॥੧॥ਰਹਾਉ॥ਵਣਤ੍ਰਿਣਤ੍ਰਿਭਵਣਹਰਿਆਹੋਏਸਗਲੇਜੀਅਸਾਧਾਰਿ
ਆ॥ਮਨਇਛੇਨਾਨਕਫਲਪਾਏਪੂਰਨਇਛਪੁਜਾਰਿਆ॥੨॥੫॥੨੩॥
ਬਿਲਾਵਲੁਮਹਲਾ ੫ ॥ਜਿਸੁਊਪਰਿਹੋਵਤਦਇਆਲੁ॥ਹਰਿਸਿਮਰਤਕਾਟੈ

ਸੋਕਾਲੁ॥੧॥ਰਹਾਉ॥ਸਾਧਸੰਗਿਭਜੀਐਗੋਪਾਲੁ॥ਗੁਨਗਾਵਤਤੂਟੈਜਮਜਾਲੁ॥੧॥ਆ
ਪੇਸਤਿਗੁਰੁਆਪੇਪ੍ਰਤਿਪਾਲ॥ਨਾਨਕੁਜਾਚੈਸਾਧਰਵਾਲ॥੨॥੬॥੨੪॥ਬਿਲਾਵਲੁਮਹ
ਲਾ ੫ ॥ਮਨਮਹਿਸਿੰਚਹੁਹਰਿਹਰਿਨਾਮ॥ਅਨਦਿਨੁਕੀਰਤਨੁਹਰਿਗੁਣਗਾਮ॥੧॥
ਐਸੀਪ੍ਰੀਤਿਕਰਹੁਮਨਮੇਰੇ॥ਆਠਪਹਰਪ੍ਰਭਜਾਨਹੁਨੇਰੇ॥੧॥ਰਹਾਉ॥ਕਹੁਨਾਨਕਜਾਕੇਨਿ
ਰਮਲਭਾਗ॥ਹਰਿਚਰਨੀਤਾਕਾਮਨੁਲਾਗ॥੨॥੭॥੨੫॥ਬਿਲਾਵਲੁਮਹਲਾ ੫
॥ਰੋਗੁਗਇਆਪ੍ਰਭਿਆਪਿਗਵਾਇਆ॥ਨੀਦਪਈਸੁਖਸਹਜਘਰੁਆਇਆ॥੧॥
ਰਹਾਉ॥ਰਜਿਰਜਿਭੋਜਨੁਖਾਵਹੁਮੇਰੇਭਾਈ॥ਅੰਮ੍ਰਿਤਨਾਮੁਰਿਦਮਾਹਿਧਿਆਈ॥੧॥
ਨਾਨਕਗੁਰਪੂਰੇਸਰਨਾਈ॥ਜਿਨਿਅਪਨੇਨਾਮਕੀਪੈਜਰਖਾਈ॥੨॥੮॥੨੬॥ਬਿਲਾਵ
ਲੁਮਹਲਾ ੫ ॥ਸਤਿਗੁਰਕਰਿਦੀਨੇਅਸਥਿਰਘਰਬਾਰ॥ਰਹਾਉ॥ਜੋਜੋਨਿੰਦ
ਕਰੈਇਨਗ੍ਰਿਹਨਕੀਤਿਸੁਆਗੈਹੀਮਾਰੈਕਰਤਾਰ॥੧॥ਨਾਨਕਦਾਸਤਾਕੀਸਰਨਾਈਜਾਕੋਸਬ
ਦੁਅਖੰਡਅਪਾਰ॥੨॥੯॥੨੭॥ਬਿਲਾਵਲੁਮਹਲਾ ੫ ॥ਤਾਪਸੰਤਾਪਸਗਲੇ
ਗਏਬਿਨਸੇਤੇਰੋਗ॥ਪਾਰਬ੍ਰਹਮਿਤੂਬਖਸਿਆਸੰਤਨਰਸਭੋਗ॥ਰਹਾਉ॥ਸਰਬਸੁ
ਖਤੇਰੀਮੰਡਲੀਤੇਰਾਮਨੁਤਨੁਆਰੋਗ॥ਗੁਨਗਾਵਹੁਨਿਤਰਾਮਕੇਇਹਅਵਖਦਜੋਗ॥੧॥
ਆਇਬਸਹੁਘਰਦੇਸਮਹਿਇਹਭਲੇਸੰਜੋਗ॥ਨਾਨਕਪ੍ਰਭਸੁਪ੍ਰਸੰਨਭਏਲਹਿਗਏ
ਬਿਓਗ॥੨॥੧੦॥੨੮॥ਬਿਲਾਵਲੁਮਹਲਾ ੫ ॥ਕਾਹੂਸੰਗਿਨਚਾਲਹੀਮਾ
ਇਆਜੰਜਾਲਾ॥ਊਠਿਸਿਧਾਰੇਛਤ੍ਰਪਤਿਸੰਤਨਕੈਖਿਆਲਾ॥ਰਹਾਉ॥ਅਹੰਬੁਧਿਕ
ਉਬਿਨਸਨਾਇਹਧੁਰਕੀਢਾਲ॥ਬਹੁਜੋਨੀਜਨਮਹਿਮਰਹਿਬਿਖਿਆਬਿਕਰਾਲਾ॥
੧॥ਸਤਿਬਚਨਸਾਧੂਕਹਹਿਨਿਤਜਪਹਿਗੁਪਾਲਾ॥ਸਿਮਰਿਸਿਮਰਿਨਾਨਕਤਰੇਹਰਿਕੇ
ਰੰਗਲਾਲਾ॥੨॥੧੧॥੨੯॥ਬਿਲਾਵਲੁਮਹਲਾ ੫ ॥ਸਹਜਸਮਾਧਿਅਨੰ
ਦਸੂਖਪੂਰੇਗੁਰਿਦੀਨ॥ਸਦਾਸਹਾਈਸੰਗਿਪ੍ਰਭਅੰਮ੍ਰਿਤਗੁਣਚੀਨ॥ਰਹਾਉ॥ਜੈਜੈਕਾਰੁ
ਜਗਤ੍ਰਮਹਿਲੋਚਹਿਸਭਿਜੀਆ॥ਸੁਪ੍ਰਸੰਨਭਏਸਤਿਗੁਰਪ੍ਰਭੂਕਛੁਬਿਘਨੁਨਬੀ
ਆ॥ਜਾਕਾਅੰਗੁਦਇਆਲਪ੍ਰਭਤਾਕੇਸਭਦਾਸ॥ਸਦਾਸਦਾਵਡਿਆਈਆਨਾਨ
ਕਗੁਰਪਾਸਿ॥੨॥੧੨॥੩੦॥

ਰਾਗੁਬਿਲਾਵਲੁਮਹਲਾ ੫ ਘਰੁ ੫ ਚਉਪਦੇ॥ ੧ੴ ਸਤਿਗੁਰਪ੍ਰਸਾਦਿ॥
॥ਮ੍ਰਿਤਮੰਡਲਜਗੁਸਾਜਿਆ॥ਜਿਉਬਾਲੂਘਰਬਾਰ॥ਬਿਨਸਤਬਾਰਨਲਾਗਈ॥ਜਿਉਕਾ
ਗਦਬੂੰਦਾਰ॥੧॥ਸੁਨਿਮੇਰੀਮਨਸਾਮੈਨੈ॥ਸਤਿਦੇਖੁਬੀਚਾਰਿ॥ਸਿਧਸਾਧਿਕਗਿਰਹੀ
ਜੋਗੀਤਜਿਗਏਘਰਬਾਰ॥੧॥ਰਹਾਉ॥ਜੈਸਾਸੁਪਨਾਰੈਨਿਕਾ॥ਤੈਸਾਸੰਸਾਰ॥ਦ੍ਰਿਸਟਿਮਾ
ਨਸਭੁਬਿਨਸੀਐ॥ਕਿਆਲਗਹਿਗਵਾਰ॥੨॥ਕਹਾਸੁਭਾਈਮੀਤਹੈ॥ਦੇਖੁਨੈਨਪਸਾਰਿ॥ਇ
ਕਿਚਾਲੇਇਕਿਚਾਲਸਹਿ॥ਸਭਿਅਪਨੀਵਾਰ॥੩॥ਜਿਨਪੂਰਾਸਤਿਗੁਰੁਸੇਵਿਆ॥ਸੇਅ
ਸਥਿਰੁਹਰਿਦੁਆਰਿ॥ਜਨੁਨਾਨਕੁਹਰਿਕਾਦਾਸੁਹੈ॥ਰਾਖੁਪੈਜਮੁਰਾਰਿ॥੪॥੧॥੩੧॥ਬਿਲਾ
ਵਲੁਮਹਲਾ ੫ ॥ਲੋਕਨਕੀਆਵਡਿਆਈਆ॥ਬੈਸੰਤਰਿਪਾਗਉ॥ਜਿਉ
ਮਿਲੈਪਿਆਰਾਆਪਨਾ॥ਤੇਬੋਲਕਰਾਗਉ॥੧॥ਜਉਪ੍ਰਭਜੀਉਦਇਆਲਹੋਇ॥ਤਉ
ਭਗਤੀਲਾਗਉ॥ਲਪਟਿਰਹਿਓਮਨੁਬਾਸਨਾ॥ਗੁਰਿਮਿਲਿਇਹਤਿਆਗਉ॥੧॥ਰਹਾਉ
॥ਕਰਉਬੇਨਤੀਅਤਿਘਨੀ॥ਇਹੁਜੀਉਹੋਮਾਗਉ॥ਅਰਥਆਨਸਭਿਵਾਰਿਆ॥ਪ੍ਰਿਅਨਿ
ਮਖਸੋਹਾਗਉ॥੨॥ਪੰਚਸੰਗੁਗੁਰਤੇਛੁਟੇ॥ਦੋਖਅਰੁਰਾਗਉ॥ਰਿਦੈਪ੍ਰਗਾਸੁਪ੍ਰਗਟਭਇਆ
ਨਿਸਿਬਾਸੁਰਜਾਗਉ॥੩॥ਸਰਣਿਸੋਹਾਗਨਿਆਇਆ॥ਜਿਸੁਮਸਤਕਿਭਾਗਉ॥ਕਹੁ
ਨਾਨਕਤਿਨਿਪਾਇਆ॥ਤਨੁਮਨੁਸੀਤਲਾਗਉ॥੪॥੨॥੩੨॥ਬਿਲਾਵਲੁਮਹਲਾ ੫
॥ਲਾਲਰੰਗੁਤਿਸਕਉਲਗਾ॥ਜਿਸਕੇਵਡਭਾਗਾ॥ਮੈਲਾਕਦੇਨਹੋਵਈ॥ਨਹਲਾਗੈ
ਦਾਗਾ॥੧॥ਪ੍ਰਭੁਪਾਇਆਸੁਖਦਾਈਆ॥ਮਿਲਿਆਸੁਖਭਾਇ॥ਸਹਜਿਸਮਾਨਾਭੀਤਰੇ
ਛੋਡਿਆਨਹਜਾਇ॥੧॥ਰਹਾਉ॥ਜਰਾਮਰਾਨਹਵਿਆਪਈ॥ਫਿਰਿਦੂਖੁਨਪਾਇਆ॥ਪੀ
ਅੰਮ੍ਰਿਤੁਆਘਾਨਿਆ॥ਗੁਰਿਅਮਰੁਕਰਾਇਆ॥੨॥ਸੋਜਾਨੈਜਿਨਿਚਾਖਿਆ॥ਹਰਿਨਾਮੁਅ
ਮੋਲਾ॥ਕੀਮਤਿਕਹੀਨਜਾਈਐ॥ਕਿਆਕਹਿਮੁਖਿਬੋਲਾ॥੩॥ਸਫਲਦਰਸੁਤੇਰਾਪਾਰਬ੍ਰ
ਹਮਗੁਣਨਿਧਿਤੇਰੀਬਾਣੀ॥ਪਾਵਉਧੂਰਿਤੇਰੇਦਾਸਕੀ॥ਨਾਨਕਕੁਰਬਾਣੀ॥੪॥੩॥੩੩॥
ਬਿਲਾਵਲੁਮਹਲਾ ੫ ॥ਰਾਖਹੁਅਪਨੀਸਰਣਿਪ੍ਰਭ॥ਮੋਹਿਕਿਰਪਾਧਾਰੇ॥ਸੇ
ਵਾਕਛੂਨਜਾਨਊ॥ਨੀਚੁਮੂਰਖਾਰੇ॥੧॥ਮਾਨੁਕਰਉਤੁਧੁਊਪਰੇ॥ਮੇਰੇਪ੍ਰੀਤਮਪਿਆਰੇ॥ਹਮਅ
ਪਰਾਧੀਸਦਭੂਲਤੇ॥ਤੁਮਬਖਸਨਹਾਰੇ॥੧॥ਰਹਾਉ॥ਹਮਅਵਗਨਕਰਹਅਸੰਖਨੀਤਿ

ਨਿਰਗੁਨਦਾਤਾਰੇ॥ਦਾਸੀਸੰਗਤਿਪ੍ਰਭੂਤਿਆਗਿਏਕਰਮਹਮਾਰੇ॥੨॥ਤੁਮਦੇਵਹੁਸਭੁ ੪੧੨
ਕਿਛੁਦਇਆਧਾਰਿ॥ਹਮਅਕਿਰਤਘਨਾਰੇ॥ਲਾਗਿਪਰੇਤੇਰੇਦਾਨਸਿਉ॥ਨਹਚਿਤਿਖਸ
ਮਾਰੇ॥੩॥ਤੁਝਤੇਬਾਹਰਿਕਿਛੁਨਹੀ॥ਭਵਕਾਟਨਹਾਰੇ॥ਕਹੁਨਾਨਕਸਰਣਿਦਇਆਲਗੁ
ਰਲੇਹੁਮੁਗਧਉਧਾਰੇ॥੪॥੪॥੩੪॥ਬਿਲਾਵਲੁਮਹਲਾ ੫ ॥ਦੋਸੁਨਕਾਹੂਦੀ
ਜੀਐ॥ਪ੍ਰਭੁਅਪਨਾਧਿਆਈਐ॥ਜਿਤੁਸੇਵਿਐਸੁਖੁਹੋਇਘਨਾ॥ਮਨਸੋਈਗਾਈਐ॥੧॥
ਕਹੀਐਕਾਇਪਿਆਰੇਤੁਝੁਬਿਨਾ॥ਤੁਮਦਇਆਲਸੁਆਮੀਸਭਅਵਗਨਹਮਾ॥੧॥
ਰਹਾਉ॥ਜਿਉਤੁਮਰਾਖਹੁਤਿਉਰਹਾ॥ਅਵਰੁਨਹੀਚਾਰਾ॥ਨੀਧਰਿਆਧਰਤੇਰੀਆਇ
ਕਨਾਮਅਧਾਰਾ॥੨॥ਜੋਤੁਮਕਰਹੁਸੋਈਭਲਾ॥ਮਨਿਲੇਤਾਮੁਕਤਾ॥ਸਗਲਸਮਗ੍ਰੀਤੇਰੀ
ਆਸਭਤੇਰੀਜੁਗਤਾ॥੩॥ਚਰਨਪਖਾਰਉਕਰਿਸੇਵਾ॥ਜੇਠਾਕੁਰਭਾਵੈ॥ਹੋਹੁਕ੍ਰਿਪਾਲਦ
ਇਆਲਪ੍ਰਭ॥ਨਾਨਕੁਗੁਣਗਾਵੈ॥੪॥੫॥੩੫॥ਬਿਲਾਵਲੁਮਹਲਾ ੫ ॥
ਮਿਰਤੁਹਸੈਸਿਰਊਪਰੇ॥ਪਸੂਆਨਹੀਬੂਝੈ॥ਬਾਦਸਾਦਅਹੰਕਾਰਮਹਿ॥ਮਰਣਾਨਹੀਸੂਝੈ
॥੧॥ਸਤਿਗੁਰੁਸੇਵਹੁਆਪਨਾ॥ਕਾਹੇਫਿਰਹੁਅਭਾਗੇ॥ਦੇਖਿਕਸੁੰਭਾਰੰਗੁਲਾ॥ਕਾਹੇਭੂਲਿ
ਲਾਗੇ॥੧॥ਰਹਾਉ॥ਕਰਿਕਰਿਪਾਪਦਰਬੁਕੀਆ॥ਵਰਤਣਕੈਤਾਈ॥ਮਾਟੀਸਿਉਮਾ
ਟੀਰਲੀ॥ਨਾਗਾਉਠਿਜਾਈ॥੨॥ਜਾਕੈਕੀਐਸ੍ਰਮੁਕਰੈ॥ਤੇਬੈਰਬਿਰੋਧੀ॥ਅੰਤਕਾਲਿਭਜਿ
ਜਾਹਿਗੇ॥ਕਾਹੇਜਲਹੁਕਰੋਧੀ॥੩॥ਦਾਸਰੇਣੁਸੋਈਹੋਆ॥ਜਿਸੁਮਸਤਕਿਕਰਮਾ॥ਕਹੁਨਾ
ਨਕਬੰਧਨਛੁਟੇ॥ਸਤਿਗੁਰਕੀਸਰਨਾ॥੪॥੬॥੩੬॥ਬਿਲਾਵਲੁਮਹਲਾ ੫ ॥
ਪਿੰਗੁਲਪਰਬਤਪਾਰਿਪਰੇ॥ਖਲਚਤੁਰਬਕੀਤਾ॥ਅੰਧੁਲੇਤ੍ਰਿਭਵਣਸੂਝਿਆ॥ਗੁਰਭੇ
ਟਿਪੁਨੀਤਾ॥੧॥ਮਹਿਮਾਸਾਧੂਸੰਗਕੀ॥ਸੁਨਹੁਮੇਰੇਮੀਤਾ॥ਮੈਲੁਖੋਈਕੋਟਿਅਘਹਰੇ॥ਨਿ
ਰਮਲਭਏਚੀਤਾ॥੧॥ਰਹਾਉ॥ਐਸੀਭਗਤਿਗੋਵਿੰਦਕੀ॥ਕੀਟਿਹਸਤੀਜੀਤਾ॥ਜੋਜੋ
ਕੀਨੋਆਪਨੋ॥ਤਿਸੁਅਭੈਦਾਨੁਦੀਤਾ॥੨॥ਸਿੰਘੁਬਿਲਾਈਹੋਇਗਇਓ॥ਤ੍ਰਿਣੁਮੇਰੁਦਿ
ਖੀਤਾ॥ਸ੍ਰਮੁਕਰਤੇਦਮਆਢਕਉ॥ਤੇਗਨੀਧਨੀਤਾ॥੩॥ਕਵਨਵਡਾਈਕਹਿਸਕਉ॥ਬੇ
ਅੰਤਗੁਨੀਤਾ॥ਕਰਿਕਿਰਪਾਮੋਹਿਨਾਮੁਦੇਹੁ॥ਨਾਨਕਦਰਸਰੀਤਾ॥੪॥੭॥੩੭॥
ਬਿਲਾਵਲੁਮਹਲਾ ੫ ॥ਅਹੰਬੁਧਿਪਰਬਾਦਨੀਤ॥ਲੋਭਰਸਨਾਸਾਦਿ॥ਲਪਟਿਕਪ

ਏਕਿਹਿਬੋਧਿਆਮਿਥਿਆਬਿਖਿਆਦਿ॥੧॥ਐਸੀਪੇਖੀਨੇਤ੍ਰਮਹਿਪੂਰੇਗੁਰਪਰਸਾਦਿ॥
ਰਾਜਮਿਲਖਧਨਜੋਬਨਾਨਾਮੈਬਿਨੁਬਾਦਿ॥੧॥ਰਹਾਉ॥ਰੂਪਧੂਪਸੋਗੰਧਤਾਕਾਪਰਭੋਗਾਦਿ॥
ਮਿਲਤਸੰਗਿਪਾਪਿਸਟਤਨਹੋਏਦੁਰਗਾਦਿ॥੨॥ਫਿਰਤਫਿਰਤਮਾਨੁਖੁਭਇਆਖਿਨ
ਭੰਗਨਦੇਹਾਦਿ॥ਇਹਅਉਸਰਤੇਚੂਕਿਆਬਹੁਜੋਨਿਭ੍ਰਮਾਦਿ॥੩॥ਪ੍ਰਭਕਿਰਪਾਤੇਗੁਰ
ਮਿਲੇਹਰਿਹਰਿਬਿਸਮਾਦ॥ਸੂਖਸਹਜਨਾਨਕਅਨੰਦਤਾਕੈਪੂਰਨਨਾਦ॥੪॥੮॥੩੮॥
ਬਿਲਾਵਲੁਮਹਲਾ੫ ॥ਚਰਨਭਏਸੰਤਬੋਹਿਥਾਤਰੇਸਾਗਰੁਜੇਤ॥ਮਾਰਗਪਾ
ਏਉਦਿਆਨਮਹਿਗੁਰਿਦਸੇਭੇਤ॥੧॥ਹਰਿਹਰਿਹਰਿਹਰਿਹਰਿਹਰੇਹਰਿਹਰਿਹਰਿਹੇਤ॥
ਊਠਤਬੈਠਤਸੋਵਤੇਹਰਿਹਰਿਹਰਿਚੇਤ॥੧॥ਰਹਾਉ॥ਪੰਚਚੋਰਆਗੈਭਗੇਜਬਸਾਧਸੰਗੇ
ਤ॥ਪੂੰਜੀਸਾਬਤੁਘਣੋਲਾਭੁਗ੍ਰਿਹਿਸੋਭਾਸੇਤ॥੨॥ਨਿਹਚਲਆਸਣੁਮਿਟੀਚਿੰਤ
ਨਾਹੀਡੋਲੇਤ॥ਭਰਮੁਭੁਲਾਵਾਮਿਟਿਗਇਆਪ੍ਰਭਪੇਖਤਨੇਤ॥੩॥ਗੁਣਗਭੀਰਗੁਨਨਾ
ਇਕਾਗੁਣਕਹੀਅਹਿਕੇਤ॥ਨਾਨਕਪਾਇਆਸਾਧਸੰਗਿਹਰਿਹਰਿਅੰਮ੍ਰੇਤ॥੪॥੯॥
੩੯॥ਬਿਲਾਵਲੁਮਹਲਾ੫ ॥ਬਿਨੁਸਾਧੂਜੋਜੀਵਨਾਤੇਤੋਬਿਰਥਾਰੀ॥ਮਿਲ
ਤਸੰਗਿਸਭਿਭ੍ਰਮਮਿਟੇਗਤਿਭਈਹਮਾਰੀ॥੧॥ਜਾਦਿਨਭੇਟੇਸਾਧਮੋਹਿਉਆਦਿਨਬਲਿ
ਹਾਰੀ॥ਤਨੁਮਨੁਅਪਨੋਜੀਅਰਾਫਿਰਿਫਿਰਿਹਉਵਾਰੀ॥੧॥ਰਹਾਉ॥ਏਤਛਡਾਈਮੋਹਿ
ਤੇਇਤਨੀਦ੍ਰਿੜਤਾਰੀ॥ਸਗਲਰੇਨਇਹੁਮਨੁਭਇਆਬਿਨਸੀਅਪਧਾਰੀ॥੨॥ਨਿੰ
ਦਪਰਦੂਖਨਾਏਖਿਨਮਹਿਜਾਰੀ॥ਦਇਆਮਇਆਅਰੁਨਿਕਟਿਪੇਖੁਨਾਹੀਦੂਰਾਰੀ
॥੩॥ਤਨਮਨਸੀਤਲਭਏਅਬਮੁਕਤੇਸੰਸਾਰੀ॥ਹੀਤਚੀਤਸਭਪ੍ਰਾਨਧਨਨਾਨਕਦਰ
ਸਾਰੀ॥੪॥੧੦॥੪੦॥ਬਿਲਾਵਲੁਮਹਲਾ੫ ॥ਟਹਲਕਰਉਤੇਰੇਦਾਸਕੀਪ
ਗਝਾਰਉਬਾਲਾ॥ਮਸਤਕੁਅਪਨਾਭੇਟਦੇਉਗੁਨਸੁਨਉਰਸਾਲਾ॥੧॥ਤੁਮਮਿਲਤੇਮੇ
ਰਾਮਨੁਜੀਉਤੁਮਮਿਲਹੁਦਇਆਲਾ॥ਨਿਸਿਬਾਸੁਰਮਨਿਅਨਦੁਹੋਤਚਿਤਵਤਕਿਰਪਾਲਾ
॥੧॥ਰਹਾਉ॥ਜਗਤਉਧਾਰਨਸਾਧਪ੍ਰਭਤਿਨਲਾਗਹੁਪਾਲਾ॥ਮੋਕਉਦੀਜੈਦਾਨੁਪ੍ਰਭ
ਸੰਤਨਪਗਰਾਲਾ॥੨॥ਉਕਤਿਸਿਆਨਪਕਛੁਨਹੀਨਾਹੀਕਛੁਘਾਲਾ॥ਭ੍ਰਮਭੈਰਾਖਹੁ
ਮੋਹਤੇਕਾਟਹੁਜਮਜਾਲਾ॥੩॥ਬਿਨਉਕਰਉਕਰੁਣਾਪਤੇਪਿਤਾਪ੍ਰਤਿਪਾਲਾ॥ਗੁਣ

ਗੀਤੇਰੇਸਾਧਸੰਗਿਨਾਨਕਸੁਖਸਾਲਾ॥੪॥੧੧॥੪੧॥ਬਿਲਾਵਲੁਮਹਲਾ੫ ॥
ਸੀਤਾਲੋੜਹਿਸੋਕਰਹਿਤੁਝਬਿਨੁਕਛੁਨਾਹਿ॥ਪਰਤਾਪੁਤੁਮਾਰਾਦੇਖਿਕੈਜਮਦੂਤਛਡਿਜਾਹਿ
॥੧॥ਤੁਮਰੀਕ੍ਰਿਪਾਤੇਛੂਟੀਐਬਿਨਸੈਅਹੰਮੇਵ॥ਸਰਬਕਲਾਸਮਰਥਪ੍ਰਭਪੂਰੇਗੁਰਦੇਵ॥
੧॥ਰਹਾਉ॥ਖੋਜਤਖੋਜਤਖੋਜਿਆਨਾਮੈਬਿਨੁਕੂਰੁ॥ਜੀਵਨਸੁਖੁਸਭੁਸਾਧਸੰਗਿਪ੍ਰਭਮਨ
ਸਾਪੂਰੁ॥੨॥ਜਿਤੁਜਿਤੁਲਾਵਹੁਤਿਤੁਤਿਤੁਲਗਹਿਸਿਆਨਪਸਭਜਾਲੀ॥ਜਤਕ
ਤਤੁਮਭਰਪੂਰਹਹੁਮੇਰੇਦੀਨਦਇਆਲੀ॥੩॥ਸਭੁਕਿਛੁਤੁਮਤੇਮਾਗਨਾਵਡਭਾਗੀਪਾ
ਏ॥ਨਾਨਕਕੀਅਰਦਾਸਿਪ੍ਰਭਜੀਵਾਗੁਨਗਾਏ॥੪॥੧੨॥੪੨॥ਬਿਲਾਵਲੁਮਹਲਾ
੫ ॥ਸਾਧਸੰਗਤਿਕੈਬਾਸਬੈਕਲਮਲਸਭਿਨਸਨਾ॥ਪ੍ਰਭਸੇਤੀਰੰਗਿਰਾਤਿਆ
ਤਾਤੇਗਰਭਿਨਗ੍ਰਸਨਾ॥੧॥ਨਾਮੁਕਹਤਗੋਵਿੰਦਕਾਸੂਚੀਭਈਰਸਨਾ॥ਮਨਤਨਨਿਰਮਲ
ਹੋਈਹੈਗੁਰਕਾਜਪੁਜਪਨਾ॥੧॥ਰਹਾਉ॥ਹਰਿਰਸੁਚਾਖਤਧ੍ਰਾਪਿਆਮਨਿਰਸੁਲੈਹਸਨਾ
ਬੁਧਿਪ੍ਰਗਾਸਪ੍ਰਗਟਭਈਉਲਟਿਕਮਲੁਬਿਗਸਨਾ॥੨॥ਸੀਤਲਸਾਂਤਿਸੰਤੋਖੁ
ਹੋਇਸਭਬੂਝੀਤ੍ਰਿਸਨਾ॥ਦਹਦਿਸਧਾਵਤਮਿਟਿਗਏਨਿਰਮਲਥਾਨਿਬਸਨਾ॥੩॥
ਰਾਖਨਹਾਰੈਰਾਖਿਆਭਏਭ੍ਰਮਭਸਨਾ॥ਨਾਮੁਨਿਧਾਨਨਾਨਕਸੁਖੀਪੇਖਿਸਾਧਦਰਸਨਾ॥
੪॥੧੩॥੪੩॥ਬਿਲਾਵਲੁਮਹਲਾ੫ ॥ਪਾਣੀਪਖਾਪੀਸੁਦਾਸਕੈਤਬਹੋਹਿ
ਨਿਹਾਲੁ॥ਰਾਜਮਿਲਖਸਿਕਦਾਰੀਆਅਗਨੀਮਹਿਜਾਲੁ॥੧॥ਸੰਤਜਨਾਕਾਛੋਹਰਾ
ਤਿਸੁਚਰਣੀਲਾਗਿ॥ਮਾਇਆਧਾਰੀਛਤ੍ਰਪਤਿਤਿਨਛੋਡਉਤਿਆਗਿ॥੧॥ਰਹਾਉ॥
ਸੰਤਨਕਾਦਾਨਾਰੂਖਾਸੋਸਰਬਨਿਧਾਨ॥ਗ੍ਰਿਹਿਸਾਕਤਛਤੀਹਪ੍ਰਕਾਰਤੇਬਿਖੂਸਮਾਨ॥
੨॥ਭਗਤਜਨਾਕਾਲੂਗਰਾਓਢਿਨਗਨਨਹੋਈ॥ਸਾਕਤਸਿਰਪਾਉਰੇਸਮੀਪਹਿਰਤਪਤਿ
ਖੋਈ॥੩॥ਸਾਕਤਸਿਉਮੁਖਿਜੋਰਿਐਅਧਵੀਚਹੁਟੂਟੈ॥ਹਰਿਜਨਕੀਸੇਵਾਜੋਕਰੇਇਤ
ਊਤਹਿਛੂਟੈ॥੪॥ਸਭਕਿਛੁਤੁਮਹੀਤੇਹੋਆਆਪਿਬਣਤਬਣਾਈ॥ਦਰਸਨੁਭੇਟਤ
ਸਾਧਕਾਨਾਨਕਗੁਣਗਾਈ॥੫॥੧੪॥੪੪॥ਬਿਲਾਵਲੁਮਹਲਾ੫ ॥ਸ੍ਰਵਨੀ
ਸੁਨਉਹਰਿਹਰਿਹਰੇਠਾਕੁਰਜਸੁਗਾਵਉ॥ਸੰਤਚਰਣਕਰਸੀਸੁਧਰਿਹਰਿਨਾਮੁਧਿਆਵ
ਉ॥੧॥ਕਰਿਕਿਰਪਾਦਇਆਲਪ੍ਰਭਇਹਨਿਧਿਸਿਧਿਪਾਵਉ॥ਸੰਤਜਨਾਕੀਰੇਣ

ਕਾਲੇਮਾਥੈਲਾਵਉ॥੧॥ਨੀਚਤੇਨੀਚੁਅਤਿਨੀਚੁਹੋਇਕਰਿਬਿਨਉਬੁਲਾਵਉ॥ਪਾ
ਵਮਲੋਵਾਆਪੁਤਿਆਗਿਸੰਤਸੰਗਿਸਮਾਵਉ॥੨॥ਸਾਸਿਸਾਸਿਨਹਵੀਸਰੈਅਨਕਤ
ਹਿਨਧਾਵਉ॥ਸਫਲਦਰਸਨਗੁਰੁਭੇਟੀਐਮਾਨੁਮੋਹੁਮਿਟਾਵਉ॥੩॥ਸਤੁਸੰਤੋਖੁਦ
ਇਆਧਰਮੁਸੀਗਾਰੁਬਨਾਵਉ॥ਸਫਲਸੁਹਾਗਣਿਨਾਨਕਾਅਪੁਨੇਪ੍ਰਭਭਾਵਉ॥੪॥
੧੫॥੪੫॥ਬਿਲਾਵਲੁਮਹਲਾ੫ ॥ਅਟਲਬਚਨਸਾਧੂਜਨਾਸਭਮਹਿ
ਗਟਾਇਆ॥ਜਿਸੁਜਨਹੋਆਸਾਧਸੰਗੁਤਿਸੁਭੇਟੈਹਰਿਰਾਇਆ॥੧॥ਇਹਪਰਤੀਤਿ
ਗੋਵਿੰਦਕੀਜਪਿਹਰਿਸੁਖੁਪਾਇਆ॥ਅਨਿਕਬਾਤਾਸਭਿਕਰਿਰਹੇਗੁਰੁਘਰਿਲੈਆ
ਇਆ॥੧॥ਰਹਾਉ॥ਸਰਣਿਪਰੇਕੀਰਾਖਤਾਨਾਹੀਸਹਸਾਇਆ॥ਕਰਮਭੂਮਿਹਰਿਨਾਮੁ
ਬੋਇਅਉਸਰੁਦੁਲਭੁਪਾਇਆ॥੨॥ਅੰਤਰਜਾਮੀਆਪਿਪ੍ਰਭੁਸਭਕਰੇਕਰਾਇਆ॥
ਪਤਿਤਪੁਨੀਤਘਣੇਕਰੇਠਾਕੁਰਬਿਰਦਾਇਆ॥੩॥ਮਤਭੂਲਹੁਮਾਨੁਖਜਨਮਾਇਆ
ਭਰਮਾਇਆ॥ਨਾਨਕਤਿਸੁਪਤਿਰਾਖਸੀਜੋਪ੍ਰਭਿਪਹਿਰਾਇਆ॥੪॥੧੬॥੪੬॥
ਬਿਲਾਵਲੁਮਹਲਾ੫ ॥ਮਾਟੀਤੇਜਿਨਿਸਾਜਿਆਕਰਿਦੁਰਲਭਦੇਹ॥ਅ
ਨਿਕਛਿਦ੍ਰਮਨਮਹਿਢਕੇਨਿਰਮਲਦ੍ਰਿਸਟੇਹ॥੧॥ਕਿਉਬਿਸਰੈਪ੍ਰਭੁਮਨੈਤੇਜਿਸਕੇਗੁਣ
ਏਹ॥ਪ੍ਰਭਤਜਿਰਚੇਜਿਆਨਸਿਉਸੋਰਲੀਐਖੇਹ॥੧॥ਰਹਾਉ॥ਸਿਮਰਹੁਸਿਮਰਹੁ
ਸਿਸਾਸਿਮਤਬਿਲਮਕਰੇਹ॥ਛੋਡਿਪਰਪੰਚੁਪ੍ਰਭਸਿਉਰਚਹੁਤਜਿਕੂੜੇਨੇਹ॥੨॥
ਜਿਨਿਅਨਿਕਏਕਬਹੁਰੰਗਕੀਏਹੈਹੋਸੀਏਹ॥ਕਰਿਸੇਵਾਤਿਸੁਪਾਰਬ੍ਰਹਮਗੁਰਮਤਿ
ਲੇਹ॥੩॥ਊਚੇਤੇਊਚਾਵਡਾਸਭਸੰਗਿਬਰਨੇਹ॥ਦਾਸਦਾਸਕੋਦਾਸਰਾਨਾਨਕਕਰਿਦੇ
॥੪॥੧੭॥੪੭॥ਬਿਲਾਵਲੁਮਹਲਾ੫ ॥ਏਕਟੇਕਗੋਵਿੰਦਕੀਤਿਆਗੀ
ਆਸ॥ਸਭਊਪਰਿਸਮਰਥਪ੍ਰਭੁਪੂਰਨਗੁਣਤਾਸ॥੧॥ਜਨਕਾਨਾਮੁਅਧਾਰੁਹੈਪ੍ਰਭਸ
ਣੀਪਾਹਿ॥ਪਰਮੇਸਰਕਾਆਸਰਾਸੰਤਨਮਨਮਾਹਿ॥੧॥ਰਹਾਉ॥ਆਪਿਰਖੈਆਪਿਦੇਵ
ਸੀਆਪੇਪ੍ਰਤਿਪਾਰੈ॥ਦੀਨਦਇਆਲਕ੍ਰਿਪਾਨਿਧੇਸਾਸਿਗ੍ਰਾਸਿਸਮਾਰੈ॥੨॥ਕਰਣਾ
ਰੁਜੋਕਰਿਰਹਿਆਸਾਈਵਡਿਆਈ॥ਗੁਰਿਪੂਰੈਉਪਦੇਸਿਆਸੁਖੁਖਸਮਰਜਾਈ॥੩॥
॥ਚਿੰਤਅੰਦੇਸਾਗਣਤਤਜਿਜਨਿਹੁਕਮੁਪਛਾਤਾ॥ਨਹਬਿਨਸੈਨਹਛੋਡਿਜਾਇਨਾਨਕ

ਰੰਗਿਰਤਾ॥੪॥੧੮॥੪੮॥ਬਿਲਾਵਲੁਮਹਲਾ੫ ॥ਮਹਾਤਪਤਿਤੇਭਈਸਾਂ
ਤਿਪਰਸਤਪਾਪਨਠੇ॥ਅੰਧਕੂਪਮਹਿਗਲਤਥੇਕਾਢੇਦੇਹਾਥੇ॥੧॥ਓਇਹਮਾਰੇਸਾਜ
ਨਹਮਉਨਕੀਰੇਨਾ॥ਜਿਨਭੇਟਤਹੋਵਤਸੁਖੀਜੀਅਦਾਨੁਦੇਨਾ॥੧॥ਰਹਾਉ॥ਪਰਾਪੂਰ
ਬਲਾਲੀਖਿਆਮਿਲਿਆਅਬਆਇ॥ਬਸਤਸੰਗਿਹਰਿਸਾਧਕੈਪੂਰਨਆਸਾ
ਇ॥੨॥ਭੈਬਿਨਸੇਤਿਹੁਲੋਕਕੇਪਾਏਸੁਖਥਾਨ॥ਦਇਆਕਰੀਸਮਰਥਗੁਰਿਬਸਿ
ਆਮਨਿਨਾਮ॥੩॥ਨਾਨਕਕੀਤੂਟੇਕਪ੍ਰਭਤੇਰਾਆਧਾਰੁ॥ਕਰਣਕਾਰਣਸਮਰਥਪ੍ਰਭ
ਹਰਿਅਗਮਅਪਾਰ॥੪॥੧੯॥੪੯॥ਬਿਲਾਵਲੁਮਹਲਾ੫ ॥ਸੋਈਮਲੀ
ਨੁਦੀਨੁਜਿਸੁਪ੍ਰਭੂਬਿਸਰਾਨਾ॥ਕਰਨੈਹਾਰੁਨਬੂਝਈਆਪੁਗਨੈਬਿਗਾਨਾ॥੧॥ਦੂਖੁਤ
ਦੋਜਾਦਿਵੀਸਰੈਸੁਖੁਪ੍ਰਭਚਿਤਿਆਏ॥ਸੰਤਨਕੈਆਨੰਦੁਏਹੁਨਿਤਹਰਿਗੁਣਗਾਏ॥
੧॥ਰਹਾਉ॥ਊਚੇਤੇਨੀਚਾਕਰੇਨੀਚਖਿਨਮਹਿਥਾਪੈ॥ਕੀਮਤਿਕਹੀਨਜਾਈਐਠਾਕੁਰ
ਪਰਤਾਪੈ॥੨॥ਪੇਖਤਲੀਲਾਰੰਗਰੂਪਚਲਨੈਦਿਨੁਆਇਆ॥ਸੁਪਨੇਕਾਸੁਪਨਾਭ
ਇਆਸੰਗਿਚਲਿਆਕਮਾਇਆ॥੩॥ਕਰਣਕਾਰਣਸਮਰਥਪ੍ਰਭਤੇਰੀਸਰਣਾਈ
ਹਰਿਦਿਨਸੁਰੈਣਿਨਾਨਕੁਜਪੈਸਦਸਦਬਲਿਜਾਈ॥੪॥੨੦॥੫੦॥ਬਿਲਾਵਲੁ
ਮਹਲਾ੫ ॥ਜਲੁਢੋਵਉਇਹਸੀਸਕਰਿਕਰਪਗਪਖਲਾਵਉ॥ਬਾਰਿਜਾ
ਉਲਖਬੇਗੀਆਦਰਸੁਪੇਖਿਜੀਵਾਵਉ॥੧॥ਕਰਉਮਨੋਰਥਮਨੈਮਾਹਿਅਪਨੇਪ੍ਰ
ਭਤੇਪਾਵਉ॥ਦੇਉਸੁਹਨੀਸਾਧਕੈਬੀਜਨੁਢੋਲਾਵਉ॥੧॥ਰਹਾਉ॥ਅੰਮ੍ਰਿਤਗੁਣ
ਸੰਤਬੋਲਤੇਸੁਣਿਮਨਹਿਪੀਲਾਵਉ॥ਉਆਰਸਮਹਿਸਾਂਤਿਤ੍ਰਿਪਤਿਹੋਇਬਿਖੈ
ਜਲਨਿਬੁਝਾਵਉ॥੨॥ਜਬਭਗਤਿਕਰਹਿਸੰਤਮੰਡੁਲੀਤਿਨ੍ਹਮਿਲਿਹਰਿਗਾਵ
ਉ॥ਕਰਉਨਮਸਕਾਰਭਗਤਜਨਧੂਰਿਮੁਖਿਲਾਵਉ॥੩॥ਊਠਤਬੈਠਤਜਪਉ
ਨਾਮੁਇਹੁਕਰਮੁਕਮਾਵਉ॥ਨਾਨਕਕੀਪ੍ਰਭਬੇਨਤੀਹਰਿਸਰਨਿਸਮਾਵਉ॥੪॥
॥੨੧॥੫੧॥ਬਿਲਾਵਲੁਮਹਲਾ੫ ॥ਇਹੁਸਾਗਰੁਸੋਈਤਰੈਜੋਹਰਿਗੁਣ
ਗਾਏ॥ਸਾਧਸੰਗਤਿਕੈਸੰਗਿਵਸੈਵਡਭਾਗੀਪਾਏ॥੧॥ਸੁਣਿਸੁਣਿਜੀਵੈਦਾਸੁਤੁ
ਮਬਾਣੀਜਨਆਖੀ॥ਪ੍ਰਗਟਭਈਸਭਲੋਅਮਹਿਸੇਵਕਕੀਰਾਖੀ॥੧॥

ਰਹਾਉ॥ਅਗਨਿਸਾਗਰਤੇਕਾਢਿਆਪ੍ਰਭਿਜਲਨਿਬੁਝਾਈ॥ਅੰਮ੍ਰਿਤਨਾਮੁਜਲੁਸੰਚਿਆ
ਗੁਰਭਏਸਹਾਈ॥੨॥ਜਨਮਮਰਣਦੁਖਕਾਟਿਆਸੁਖਕਾਥਾਨੁਪਾਇਆ॥ਕਾਟੀਸਿਲਕ
ਭ੍ਰਮਮੋਹਕੀਅਪਨੇਪ੍ਰਭਭਾਇਆ॥੩॥ਮਤਕੋਈਜਾਣਹੁਅਵਰੁਕਛੁਸਭਪ੍ਰਭਕੈਹਾਥਿ॥ਸ
ਰਬਸੁਖਨਾਨਕਪਾਏਸੰਗਿਸੰਤਨਸਾਥਿ॥੪॥੨੨॥੫੨॥ਬਿਲਾਵਲੁਮਹਲਾ ੫
॥ਬੰਧਨਕਾਟੇਆਪਿਪ੍ਰਭਿਹੋਆਕਿਰਪਾਲ॥ਦੀਨਦਇਆਲਪ੍ਰਭਪਾਰਬ੍ਰਹਮਤਾਕੀ
ਨਦਰਿਨਿਹਾਲ॥੧॥ਗੁਰਿਪੂਰੈਕਿਰਪਾਕਰੀਕਾਟਿਆਦੁਖੁਰੋਗੁ॥ਮਨੁਤਨੁਸੀਤਲੁਸੁਖੀਭਇ
ਆਪ੍ਰਭਧਿਆਵਨਜੋਗੁ॥੧॥ਰਹਾਉ॥ਅਉਖਧੁਹਰਿਕਾਨਾਮੁਹੈਜਿਤੁਰੋਗੁਨਵਿਆਪੈ॥
ਸਾਧਸੰਗਿਮਨਿਤਨਿਹਿਤੈਫਿਰਿਦੂਖੁਨਜਾਪੈ॥੨॥ਹਰਿਹਰਿਹਰਿਹਰਿਜਾਪੀਐਅੰਤਰਿ
ਲਿਵਲਾਈ॥ਕਿਲਵਿਖਉਤਰਹਿਸੁਧੁਹੋਇਸਾਧੂਸਰਣਾਈ॥੩॥ਸੁਨਤਜਪਤਹਰਿ
ਨਾਮਜਸੁਤਾਕੀਦੂਰਿਬਲਾਈ॥ਮਹਾਮੰਤ੍ਰੁਨਾਨਕੁਕਥੈਹਰਿਕੇਗੁਣਗਾਈ॥੪॥੨
੩॥ਬਿਲਾਵਲੁਮਹਲਾ ੫ ॥ਭੈਤੇਉਪਜੈਭਗਤਿਪ੍ਰਭਅੰਤਰਿਹੋਇਸਾਂਤਿ॥
ਨਾਮੁਜਪਤਗੋਵਿੰਦਕਾਬਿਨਸੈਭ੍ਰਮਭ੍ਰਾਂਤਿ॥੧॥ਗੁਰੁਪੂਰਾਜਿਸੁਭੇਟਿਆਤਾਕੈਸੁਖਿਪ
ਰਵੇਸੁ॥ਮਨਕੀਮਤਿਤਿਆਗੀਐਸੁਣੀਐਉਪਦੇਸੁ॥੧॥ਰਹਾਉ॥ਸਿਮਰਤਸਿਮਰਤ
ਸਿਮਰੀਐਸੋਪੁਰਖੁਦਾਤਾਰੁ॥ਮਨਤੇਕਬਹੁਨਵੀਸਰੈਸੋਪੁਰਖੁਅਪਾਰੁ॥੨॥ਚਰਨਕ
ਮਲਸਿਉਰੰਗੁਲਗਾਅਚਰਜਗੁਰਦੇਵ॥ਜਾਕਉਕਿਰਪਾਕਰਹੁਪ੍ਰਭਤਾਕਉਲਾਵਹੁ
ਸੇਵ॥੩॥ਨਿਧਿਨਿਧਾਨਅੰਮ੍ਰਿਤੁਪੀਆਮਨਿਤਨਿਆਨੰਦ॥ਨਾਨਕਕਬਹੁਨਵੀਸਰੈਪ੍ਰ
ਭਪਰਮਾਨੰਦ॥੪॥੨੪॥੫੪॥ਬਿਲਾਵਲੁਮਹਲਾ ੫ ॥ਤ੍ਰਿਸਨਬੁਝੀਮਮ
ਤਾਗਈਨਾਠੇਭੈਭਰਮਾ॥ਥਿਤਿਪਾਈਆਨਦੁਭਇਆਗੁਰਿਕੀਨੇਧਰਮਾ॥੧॥ਗੁਰੁਪੂਰਾਆ
ਰਾਧਿਆਬਿਨਸੀਮੇਰੀਪੀਰ॥ਤਨੁਮਨੁਸਭੁਸੀਤਲੁਭਇਆਪਾਇਆਸੁਖੁਬੀਰ॥੧॥
ਰਹਾਉ॥ਸੋਵਤਹਰਿਜਪਿਜਾਗਿਆਪੇਖਿਆਬਿਸਮਾਦੁ॥ਪੀਅੰਮ੍ਰਿਤੁਤ੍ਰਿਪਤਾਸਿਆ
ਤਾਕਾਅਚਰਜੁਸੁਆਦੁ॥੨॥ਆਪਿਮੁਕਤੁਸੰਗੀਤਰੇਕੁਲਕੁਟੰਬਉਧਾਰੇ॥ਸਫਲਸੇ
ਵਗੁਰਦੇਵਕੀਨਿਰਮਲਦਰਬਾਰੇ॥੩॥ਨੀਚੁਅਨਾਥੁਅਜਾਨੁਮੈਨਿਰਗੁਨੁਗੁਣਹੀ
ਨੁ॥ਨਾਨਕਕਉਕਿਰਪਾਭਈਦਾਸੁਅਪਨਾਕੀਨੁ॥੪॥੨੫॥੫੫॥ ਬਿਲਾਵਲੁਮਹਲ

੫ ॥ਹਰਿਭਗਤਾਕਾਆਸਰਾਅਨਨਾਹੀਠਾਉ॥ਤਾਣੁਦੀਬਾਣੁਪਰਵਾਰਧਨੁਪ੍ਰ
ਭਤੇਰਾਨਾਉ॥੧॥ਕਰਿਕਿਰਪਾਪ੍ਰਭਿਆਪਣੀਅਪਨੇਦਾਸਰਖਿਲੀਏ॥ਨਿੰਦਕਨਿੰਦਾਕਰਿ
ਪਚੇਜਮਕਾਲਿਗ੍ਰਸੀਏ॥੧॥ਰਹਾਉ॥ਸੰਤਾਏਕੁਧਿਆਵਨਾਦੂਸਰਕੋਨਾਹਿ॥ਏਕਸੁ
ਆਗੈਬੇਨਤੀਰਵਿਆਸ੍ਰਬਥਾਇ॥੨॥ਕਥਾਪੁਰਾਤਨਇਉਸੁਣੀਭਗਤਨਕੀਬਾਨੀ॥
ਸਗਲਦੁਸਟਖੰਡਖੰਡਕੀਏਜਨਲੀਏਮਾਨੀ॥੩॥ਸਤਿਬਚਨਨਾਨਕੁਕਹੈਪਰ
ਗਟਸਭਮਾਹਿ॥ਪ੍ਰਭਕੇਸੇਵਕਸਰਣਿਪ੍ਰਭਤਿਨਕਉਭਉਨਾਹਿ॥੪॥੨੬॥੫੬॥ਬਿ
ਲਾਵਲੁਮਹਲਾ ੫ ॥ਬੰਧਨਕਾਟੈਸੋਪ੍ਰਭੂਜਾਕੈਕਲਹਾਥ॥ਅਵਰਕਰਮਨਹੀ
ਛੂਟੀਐਰਾਖਹੁਹਰਿਨਾਥ॥੧॥ਤਉਸਰਣਾਗਤਿਮਾਧਵੇਪੂਰਨਦਇਆਲ॥ਛੂਟਿਜ
ਾਇਸੰਸਾਰਤੇਰਾਖੈਗੋਪਾਲ॥੧॥ਰਹਾਉ॥ਆਸਾਭਰਮਬਿਕਾਰਮੋਹਇਨਮਹਿਲੋਭਾਨਾ
॥ਝੂਠੁਸਮਗ੍ਰੀਮਨਿਵਸੀਪਾਰਬ੍ਰਹਮੁਨਜਾਨਾ॥੨॥ਪਰਮਜੋਤਿਪੂਰਨਪੁਰਖਸਭਿਜੀ
ਅਤੁਮਾਰੇ॥ਜਿਉਤੂਰਾਖਹਿਤਿਉਰਹਾਪ੍ਰਭਅਗਮਅਪਾਰੇ॥੩॥ਕਰਣਕਾਰਣਸਮ
ਰਥਪ੍ਰਭਦੇਹਿਅਪਨਾਨਾਉ॥ਨਾਨਕਤਰੀਐਸਾਧਸੰਗਿਹਰਿਹਰਿਗੁਣਗਾਉ॥੪॥੨੭॥
੫੭॥ਬਿਲਾਵਲੁਮਹਲਾ ੫ ॥ਕਵਨੁਕਵਨੁਨਹੀਪਤਰਿਆਤੁਮਰੀਪਰਤੀ
ਤਿ॥ਮਹਾਮੋਹਨੀਮੋਹਿਆਨਰਕਕੀਰੀਤਿ॥੧॥ਮਨਖੁਟਹਰਤੇਰਾਨਹੀਬਿਸਾਸੁਤੂਮਹਾ
ਉਦਮਾਦਾ॥ਖਰਕਾਪੇਖਰੁਤਉਛੁਟੈਜਉਊਪਰਿਲਾਦਾ॥੧॥ਰਹਾਉ॥ਜਪਤਪਸੰਜ
ਮਤੁਮਖੰਡੇਜਮਕੇਦੁਖਡਾਂਡ॥ਸਿਮਰਹਿਨਾਹੀਜੋਨਿਦੁਖਨਿਰਲਜੇਭਾਂਡ॥੨॥ਹਰਿਸੰਗਿ
ਸਹਾਈਮਹਾਮੀਤੁਤਿਸਸਿਉਤੇਰਾਭੇਦੁ॥ਬੀਧਾਪੰਚਬਟਵਾਰਈਉਪਜਿਓਮਹਾਖੇਦੁ॥
੩॥ਨਾਨਕਤਿਨਸੰਤਨਸਰਣਾਗਤੀਜਿਨਮਨੁਵਸਿਕੀਨਾ॥ਤਨੁਧਨੁਸਰਬਸੁਆਪਣਾ
ਪ੍ਰਭਿਜਨਕਉਦੀਨਾ॥੪॥੨੮॥੫੮॥ਬਿਲਾਵਲੁਮਹਲਾ ੫ ॥ਉਦਮੁਕਰਤ
ਆਨਦੁਭਇਆਸਿਮਰਤਸੁਖਸਾਰੁ॥ਜਪਿਜਪਿਨਾਮੁਗੋਬਿੰਦਕਾਪੂਰਨਬੀਚਾਰੁ॥੧॥ਚ
ਰਨਕਮਲਗੁਰਕੇਜਪਤਹਰਿਜਪਿਹਉਜੀਵਾ॥ਪਾਰਬ੍ਰਹਮੁਆਰਾਧਤੇਮੁਖਿਅੰਮ੍ਰਿਤੁ
ਪੀਵਾ॥੧॥ਰਹਾਉ॥ਜੀਅਜੰਤਸਭਿਸੁਖਿਬਸੇਸਭਕੈਮਨਿਲੋਚ॥ਪਰਉਪਕਾਰੁਨਿਤ
ਚਿਤਵਤੇਨਾਹੀਕਛੁਪੋਚ॥੨॥ਧੰਨੁਸੁਥਾਨੁਬਸੰਤਧੰਨੁਜਹਜਪੀਐਨਾਮੁ॥ਕਥਾਕੀਰਤਨ

ਹਰਿਅਤਿਧਨੁਸੁਖਸਹਜਬਿਸ੍ਰਾਮੁ॥੩॥ਅਨਤੇਕਦੇਨਦੀਸੈਐਨਾਥਕੋਨਾਥ॥ਨਾਨਕ
ਪ੍ਰਭਸਰਣਾਗਤੀਜਾਕੈਸਭੁਕਿਛੁਹਾਥ॥੪॥੨੯॥੫੯॥ਬਿਲਾਵਲੁਮਹਲਾ੫
॥ਜਿਨਿਤੂਬੰਧਿਕਰਿਛੋਡਿਆਫੁਨਿਸੁਖਮਹਿਪਾਇਆ॥ਸਦਾਸਿਮਰਿਚਰਣਾ
ਗੋਬਿੰਦਸੀਤਲਹੋਤਾਇਆ॥੧॥ਜੀਵਤਿਆਅਥਵਾਮੁਇਆਕਿਛੁਕਾਮਿਨਆਵੈ॥
ਜਿਨਿਏਹੁਰਚਨੁਰਚਾਇਆਕੋਊਤਿਸਸਿਉਰੰਗੁਲਾਵੈ॥੧॥ਰਹਾਉ॥ਰੇਪ੍ਰਾਣੀਉਸਨ
ਸੀਤਕਰਤਾਕਰੈਘਾਮਤੇਕਾਢੈ॥ਕੀਰੀਤੇਹਸਤੀਕਰੈਟੂਟਾਲੇਗਾਂਢੈ॥੨॥ਅੰਡਜਜੇਰ
ਸੇਤਜਉਤਭੁਜਾਪ੍ਰਭਕੀਇਹਕਿਰਤਿ॥ਕਿਰਤਕਮਾਵਨਸਰਬਫਲਰਵੀਐਹਰਿਨਿ
ਰਤਿ॥੩॥ਹਮਤੇਕਛੂਨਹੋਵਨਾਸਰਣਿਪ੍ਰਭਸਾਧ॥ਮੋਹਮਗਨਕੂਪਅੰਧਤੇਨਾਨਕਗੁਰ
ਕਾਢ॥੪॥੩੦॥੬੦॥ਬਿਲਾਵਲੁਮਹਲਾ੫ ॥ਖੋਜਤਖੋਜਤਮੈਫਿਰਾਖੋਜਉਬਨ
ਥਾਨ॥ਅਛਲਅਛੇਦਅਭੇਦਪ੍ਰਭਐਸੇਭਗਵਾਨ॥੧॥ਕਬਦੇਖਉਪ੍ਰਭੁਆਪਨਾ
ਆਤਮਕੈਰੰਗਿ॥ਜਾਗਨਤੇਸੁਪਨਾਭਲਾਬਸੀਐਪ੍ਰਭਸੰਗਿ॥੧॥ਰਹਾਉ॥ਬਰਨਆ
ਸ੍ਰਮਸਾਸਤ੍ਰਸੁਨਉਦਰਸਨਕੀਪਿਆਸ॥ਰੂਪੁਨਰੇਖਨਪੰਚਤਤਠਾਕੁਰਅਬਿਨਾਸ॥
ਓਹੁਸਰੂਪੁਸੰਤਨਕਹਹਿਵਿਰਲੇਜੋਗੀਸੁਰ॥ਕਰਿਕਿਰਪਾਜਾਕਉਮਿਲੇਧਨਿਧਨਿਤੇ
ਈਸੁਰ॥੩॥ਸੋਅੰਤਰਿਸੋਬਾਹਰੇਬਿਨਸੇਤਹਭਰਮਾ॥ਨਾਨਕਤਿਸੁਪ੍ਰਭੁਭੇਟਿਆਜਾਕੇ
ਪੂਰਨਕਰਮਾ॥੪॥੩੧॥੬੧॥ਬਿਲਾਵਲੁਮਹਲਾ੫ ॥ਜੀਅਜੰਤਸੁਪ੍ਰਸੰਨਭ
ਏਦੇਖਿਪ੍ਰਭਪਰਤਾਪ॥ਕਰਜੁਉਤਾਰਿਆਸਤਿਗੁਰੂਕਰਿਆਹਰੁਆਪ॥੧॥ਖਾਤਖਰਚ
ਨਿਬਹਤਰਹੈਗੁਰਸਬਦੁਅਖੂਟ॥ਪੂਰਨਭਈਸਮਗਰੀਕਬਹੂਨਹੀਤੂਟ॥੧॥ਰਹਾਉ॥
ਸਾਧਸੰਗਿਆਰਾਧਨਾਹਰਿਨਿਧਿਆਪਾਰ॥ਧਰਮਅਰਥਅਰੁਕਾਮਮੋਖਦੇਤਨਲਾਵੈ
॥੨॥ਭਗਤਅਰਾਧਹਿਏਕਰੰਗਿਗੋਬਿੰਦਗੁਪਾਲ॥ਰਾਮਨਾਮਧਨੁਸੰਚਿਆਜਾਕਾਨ
ਸੁਮਾਰ॥੩॥ਸਰਨਿਪਰੇਪ੍ਰਭਤੇਰੀਆਪ੍ਰਭਕੀਵਡਿਆਈ॥ਨਾਨਕਅੰਤੁਨਪਾਈਐਬੇ
ਅੰਤਗੁਸਾਈ॥੪॥੩੨॥੬੨॥ਬਿਲਾਵਲੁਮਹਲਾ੫ ॥ਸਿਮਰਿਸਿਮਰਿਪੂ
ਰਨਪ੍ਰਭੂਕਾਰਜਭਏਰਾਸਿ॥ਕਰਤਾਰਪੁਰਿਕਰਤਾਵਸੈਸੰਤਨਕੈਪਾਸਿ॥੧॥ਰਹਾਉ॥ਬਿ
ਘਨਕੋਊਲਾਗਤਾਗੁਰਪਹਿਅਰਦਾਸਿ॥ਰਖਵਾਲਾਗੋਬਿੰਦਰਾਇਭਗਤਨਕੀਰ

ਖੀਆ॥੧॥ਤੋਟਿਨਆਵੈਕਦੇਮੂਲਿਪੂਰਨਭੰਡਾਰਾ॥ਚਰਨਕਮਲਮਨਿਤਨਿਬਸੇਪ੍ਰਭਅਗ
ਮਅਪਾਰਾ॥੨॥ਬਸਤਕਮਾਵਤਸਭਿਸੁਖੀਕਿਛੁਊਨਨਦੀਸੈ॥ਸੰਤਪ੍ਰਸਾਦਿਭੇਟੇਪ੍ਰਭੂ
ਪੂਰਨਜਗਦੀਸੈ॥੩॥ਜੈਜੈਕਾਰਸਭੈਕਰਹਿਸਚੁਥਾਨੁਸੁਹਾਇਆ॥ਜਪਿਨਾਨਕਨਾਮੁ
ਨਿਧਾਨਸੁਖਪੂਰਾਗੁਰੁਪਾਇਆ॥੪॥੩੩॥੬੩॥ਬਿਲਾਵਲੁਮਹਲਾ੫ ॥
ਹਰਿਹਰਿਹਰਿਆਰਾਧੀਐਹੋਈਐਆਰੋਗ॥ਰਾਮਚੰਦਕੀਲਸਟਿਕਾਜਿਨਿਮਾਰਿਆ
ਰੋਗੁ॥੧॥ਰਹਾਉ॥ਗੁਰੁਪੂਰਾਹਰਿਜਾਪੀਐਨਿਤਕੀਚੈਭੋਗੁ॥ਸਾਧਸੰਗਤਿਕੈਵਾਰਣੈਮਿ
ਲਿਆਸੰਜੋਗੁ॥੧॥ਜਿਸੁਸਿਮਰਤਸੁਖੁਪਾਈਐਬਿਨਸੈਬਿਓਗੁ॥ਨਾਨਕਪ੍ਰਭਸਰ
ਣਾਗਤੀਕਰਣਕਾਰਣਜੋਗੁ॥੨॥੩੪॥੬੪॥
ਰਾਗੁਬਿਲਾਵਲੁਮਹਲਾ੫ ਦੁਪਦੇ॥ ਘਰੁ੫ ੴਸਤਿਗੁਰਪ੍ਰਸਾਦਿ॥
ਅਵਰਿਉਪਾਵਸਭਿਤਿਆਗਿਆਦਾਰੂਨਾਮੁਲਇਆ॥ਤਾਪਪਾਪਸਭਿਮਿਟੇਰੋਗਸੀ
ਤਲਮਨੁਭਇਆ॥੧॥ਗੁਰੁਪੂਰਾਆਰਾਧਿਆਸਗਲਾਦੁਖੁਗਇਆ॥ਰਾਖਨਹਾਰੈਰਾਖਿ
ਆਅਪਨੀਕਰਿਮਇਆ॥੧॥ਰਹਾਉ॥ਬਾਹਪਕੜਿਪ੍ਰਭਿਕਾਢਿਆਕੀਨਾਅਪਨਾਇ
ਆ॥ਸਿਮਰਿਸਿਮਰਿਮਨਤਨਸੁਖੀਨਾਨਕਨਿਰਭਇਆ॥੨॥੧॥੬੫॥ਬਿਲਾਵਲੁ
ਮਹਲਾ੫ ॥ਕਰੁਧਰਿਮਸਤਕਿਥਾਪਿਆਨਾਮੁਦੀਨੋਦਾਨਿ॥ਸਫਲਸੇਵਾਪਾਰ
ਬ੍ਰਹਮਕੀਤਾਕੀਨਹੀਹਾਨਿ॥੧॥ਆਪੇਹੀਪ੍ਰਭੁਰਾਖਤਾਭਗਤਨਕੀਆਨਿ॥ਜੋਜੋਚਿਤ
ਵਹਿਸਾਧਜਨਸੋਲੇਤਾਮਾਨਿ॥੧॥ਰਹਾਉ॥ਸਰਣਿਪਰੇਚਰਣਾਰਬਿੰਦਜਨਪ੍ਰਭਕੇਪ੍ਰਾ
ਨ॥ਸਹਜਿਸੁਭਾਇਨਾਨਕਮਿਲੇਜੋਤੀਜੋਤਿਸਮਾਨ॥੨॥੨॥੬੬॥ਬਿਲਾਵਲੁਮਹ
ਲਾ੫ ॥ਚਰਣਕਮਲਕਾਆਸਰਾਦੀਨੋਪ੍ਰਭਿਆਪਿ॥ਪ੍ਰਭਸਰਣਾਗਤਿਜਨ
ਪਰੇਤਾਕਾਸਦਪਰਤਾਪ॥੧॥ਰਾਖਨਹਾਰਅਪਾਰਪ੍ਰਭਤਾਕੀਨਿਰਮਲਸੇਵ॥ਰਾਮਰਾਜ
ਰਾਮਦਾਸਪੁਰਿਕੀਨੇਗੁਰਦੇਵ॥੧॥ਰਹਾਉ॥ਸਦਾਸਦਾਹਰਿਧਿਆਈਐਕਿਛੁਬਿਘ
ਨੁਨਲਾਗੈ॥ਨਾਨਕਨਾਮੁਸਲਾਹੀਐਭਇਦੁਸਮਨਭਾਗੈ॥੨॥੩॥੬੭॥ਬਿਲਾਵਲੁ
ਮਹਲਾ੫ ॥ਮਨਿਤਨਿਪ੍ਰਭੁਆਰਾਧੀਐਮਿਲਿਸਾਧਸਮਾਗੈ॥ਉਚਰਤਗੁਨਗੋ
ਪਾਲਜਸੁਦੂਰਤੇਜਮੁਭਾਗੈ॥੧॥ਰਾਮਨਾਮੁਜੋਜਨੁਜਪੈਅਨਦਿਨੁਸਦਜਾਗੈ॥ਤੰਤਮੰ

ਤੁਨਹਜੋਹਈਤਿਤੁਚਾਖੁਨਲਾਗੈ॥੧॥ਰਹਾਉ॥ਕਾਮਿਕ੍ਰੋਧਿਮਦਮਨਿਮੋਹਬਿਨਸੇਅਨਰਾ
ਗੈ॥ਆਨੰਦਮਗਨਰਸਿਰਾਮਰੰਗਿਨਾਨਕਸਰਨਾਗੈ॥੨॥੪॥੯੦॥ਬਿਲਾਵਲੁਮਹ
ਲਾ੫ ॥ਜੀਅਜੁਗਤਿਵਸਿਪ੍ਰਭੂਕੈਜੋਕਹੈਸੁਕਰਨਾ॥ਭਏਪ੍ਰਸੰਨਗੋਪਾਲਰਾਇਭ
ਉਕਿਛੁਨਹੀਕਰਨਾ॥੧॥ਦੂਖੁਨਲਾਗੈਕਦੇਤੁਧੁਪਾਰਬ੍ਰਹਮੁਚਿਤਾਰੇ॥ਜਮਕੰਕਰੁਨੇੜਿਨ
ਆਵਈਗੁਰਸਿਖਪਿਆਰੇ॥੧॥ਰਹਾਉ॥ਕਰਣਕਾਰਣਸਮਰਥੁਹੈਤਿਸੁਬਿਨੁਨਹੀਹੋ
ਰੁ॥ਨਾਨਕਪ੍ਰਭਸਰਣਾਗਤੀਸਾਚਾਮਨਿਜੋਰੁ॥੨॥੫॥੯੧॥ਬਿਲਾਵਲੁਮਹਲਾ੫
॥ਸਿਮਰਿਸਿਮਰਿਪ੍ਰਭੁਆਪਨਾਨਾਠਾਦੁਖਠਾਉ॥ਬਿਸ੍ਰਾਮਪਾਏਮਿਲਿਸਾਧਸੰਗਿ
ਤਾਤੇਬਹੁੜਿਨਧਾਉ॥੧॥ਬਲਿਹਾਰੀਗੁਰਆਪਨੇਚਰਨਨਬਲਿਜਾਉ॥ਅਨਦਸੂਖ
ਮੰਗਲਬਨੇਪੇਖਤਗੁਨਗਾਉ॥੧॥ਰਹਾਉ॥ਕਥਾਕੀਰਤਨੁਰਾਗਨਾਦਧੁਨਿਇਹੁਬਨਿ
ਆਇਉ॥ਨਾਨਕਪ੍ਰਭਸੁਪ੍ਰਸੰਨਭਏਬਾਂਛਤਫਲਪਾਉ॥੨॥੬॥੯੨॥ਬਿਲਾਵ
ਲੁਮਹਲਾ੫ ॥ਦਾਸਤੇਰੇਕੀਬੇਨਤੀਰਿਦਕਰਿਪਰਗਾਸੁ॥ਤੁਮ੍ਹਰੀਕ੍ਰਿਪਾਤੇਪਾਰ
ਬ੍ਰਹਮਦੋਖਨਕੋਨਾਸੁ॥੧॥ਚਰਨਕਮਲਕਾਆਸਰਾਪ੍ਰਭਪੁਰਖਗੁਣਤਾਸੁ॥ਕੀਰਤਨੁਨਾ
ਮੁਸਿਮਰਤਰਹਉਜਬਲਗੁਘਟਿਸਾਸੁ॥੧॥ਰਹਾਉ॥ਮਾਤਪਿਤਾਬੰਧਪਤੂਹੈਤੂਸਰਬ
ਨਿਵਾਸੁ॥ਨਾਨਕਪ੍ਰਭਸਰਣਾਗਤੀਜਾਕੋਨਿਰਮਲਜਾਸੁ॥੨॥੭॥੯੩॥ਬਿਲਾਵਲੁ
ਮਹਲਾ੫ ॥ਸਰਬਸਿਧਿਹਰਿਗਾਈਐਸਭਿਭਲਾਮਨਾਵਹਿ॥ਸਾਧੁਸਾਧੁਮੁ
ਖਤੇਕਹਹਿਸੁਣਿਦਾਸਮਿਲਾਵਹਿ॥੧॥ਸੂਖਸਹਜਕਲਿਆਣਰਸਪੂਰੈਗੁਰਿਕੀਨ॥
ਜੀਅਸਗਲਦਇਆਲਭਏਹਰਿਹਰਿਨਾਮਚੀਨ॥੧॥ਰਹਾਉ॥ਪੂਰਿਰਹਿਓਸਰਬ
ਮਹਿਪ੍ਰਭਗੁਣੀਗਹੀਰ॥ਨਾਨਕਭਗਤਅਨੰਦਮੈਪੇਖਿਪ੍ਰਭਕੀਧੀਰ॥੨॥੮॥੯੪॥ਬਿ
ਲਾਵਲੁਮਹਲਾ੫ ॥ਅਰਦਾਸਿਸੁਣੀਦਾਤਾਰਿਪ੍ਰਭਿਹੋਏਕਿਰਪਾਲ॥ਰਾਖਿਲੀ
ਆਅਪਨਾਸੇਵਕੋਮੁਖਿਨਿੰਦਕਛਾਰੁ॥੧॥ਤੁਝਹਿਨਜੋਹੈਕੋਮੀਤਜਨਤੂੰਗੁਰਕਾਦਾਸ॥
ਪਾਰਬ੍ਰਹਮਿਤੂਰਾਖਿਆਦੇਅਪਨੇਹਾਥ॥੧॥ਰਹਾਉ॥ਜੀਅਨਕਾਦਾਤਾਏਕੁਹੈਬੀਆਨ
ਹੋਰੁ॥ਨਾਨਕਕੀਬੇਨੰਤੀਆਮੈਤੇਰਾਜੋਰੁ॥੨॥੯॥੯੫॥ਬਿਲਾਵਲੁਮਹਲਾ੫
॥ਮੀਤਹਮਾਰੇਸਾਜਨਰਾਖੇਗੋਵਿੰਦ॥ਨਿੰਦਕਮਿਰਤਕਹੋਇਗਏਤੁਮਹੋਹੁਨਿਚਿੰਦ॥

ਹਾਉ॥ਸਗਲਮਨੋਰਥਪ੍ਰਭਿਕੀਏਭੇਟੇਗੁਰਦੇਵ॥ਜੈਜੈਕਾਰੁਜਗਤਮਹਿਸਫਲਜਾਕੀ
ਸੇਵ॥੧॥ਊਚਅਪਾਰਅਗਨਤਹਰਿਸਭਿਜੀਅਜਿਸੁਹਾਥਿ॥ਨਾਨਕਪ੍ਰਭਸਰਣਾਗਤੀ
ਜਤਕਤਮੇਰੈਸਾਥਿ॥੨॥੧੦॥੯੬॥ਬਿਲਾਵਲੁਮਹਲਾ੫ ॥ਗੁਰੁਪੂਰਾਆਰਾ
ਧਿਆਹੋਏਕਿਰਪਾਲ॥ਮਾਰਗੁਸੰਤਬਤਾਇਆਤੂਟੇਜਮਜਾਲ॥੧॥ਦੂਖਭੂਖਸੰਸਾਮਿਟਿਆ
ਗਾਵਤਪ੍ਰਭਨਾਮ॥ਸਹਜਸੂਖਆਨੰਦਰਸਪੂਰਨਸਭਿਕਾਮ॥੧॥ਰਹਾਉ॥ਜਲਨਿਬੁਝੀਸੀ
ਤਲਭਏਰਾਖੇਪ੍ਰਭਿਆਪਿ॥ਨਾਨਕਪ੍ਰਭਸਰਣਾਗਤੀਜਾਕਾਵਡਪਰਤਾਪੁ॥੨॥੧੧॥੯੭॥
ਬਿਲਾਵਲੁਮਹਲਾ੫ ॥ਧਰਤਿਸੁਹਾਵੀਸਫਲਥਾਨੁਪੂਰਨਭਏਕਾਮ॥ਭਉਨਾਠ
ਭ੍ਰਮੁਮਿਟਿਗਇਆਰਵਿਆਨਿਤਰਾਮ॥੧॥ਸਾਧਜਨਾਕੈਸੰਗਿਬਸਤਸੁਖਸਹਜਬਿਸ੍ਰਾ
ਮ॥ਸਾਈਘੜੀਸੁਲਖਣੀਸਿਮਰਤਹਰਿਨਾਮ॥੧॥ਰਹਾਉ॥ਪ੍ਰਗਟਭਏਸੰਸਾਰਮਹਿਫਿਰ
ਤੇਪਹਨਨਾਮ॥ਨਾਨਕਤਿਸੁਸਰਣਾਗਤੀਘਟਘਟਸਭਜਾਨ॥੨॥੧੨॥੯੮॥ਬਿਲਾਵ
ਲੁਮਹਲਾ੫ ॥ਰੋਗੁਮਿਟਾਇਆਆਪਿਪ੍ਰਭਿਉਪਜਿਆਸੁਖੁਸਾਂਤਿ॥ਵਡਪਰਤ
ਾਪੁਅਚਰਜਰੂਪੁਹਰਿਕੀਨੀਦਾਤਿ॥੧॥ਗੁਰਿਗੋਵਿੰਦਿਕ੍ਰਿਪਾਕਰੀਰਾਖਿਆਮੇਰਾਭਾਈ॥ਹ
ਮਤਿਸਕੀਸਰਣਾਗਤੀਜੋਸਦਾਸਹਾਈ॥੧॥ਰਹਾਉ॥ਬਿਰਥੀਕਦੇਨਹੋਵਈਜਨਕੀਅਰ
ਦਾਸਿ॥ਨਾਨਕਜੋਰੁਗੋਵਿੰਦਕਾਪੂਰਨਗੁਣਤਾਸਿ॥੨॥੧੩॥੯੯॥ਬਿਲਾਵਲੁਮਹਲਾ
੫ ॥ਮਰਿਮਰਿਜਨਮੇਜਿਨਬਿਸਰਿਆਜੀਵਨਕਾਦਾਤਾ॥ਪਾਰਬ੍ਰਹਮੁਜਿਨਿਸੇਵਿਆ
ਅਨਦਿਨੁਰੰਗਿਰਾਤਾ॥੧॥ਸਾਂਤਿਸਹਜੁਆਨਦੁਘਨਾਪੂਰਨਭਈਆਸ॥ਸੁਖੁਪਾਇਆ
ਹਰਿਸਾਧਸੰਗਿਸਿਮਰਤਗੁਣਤਾਸ॥੧॥ਰਹਾਉ॥ਸੁਣਿਸੁਆਮੀਅਰਦਾਸਿਜਨਤੁਮ੍ਹਅੰ
ਤਰਜਾਮੀ॥ਥਾਨਥਨੰਤਰਿਰਵਿਰਹੇਨਾਨਕਕੇਸੁਆਮੀ॥੨॥੧੪॥੧੦੦॥ਬਿਲਾਵਲੁਮ
ਹਲਾ੫ ॥ਤਾਤੀਵਾਉਨਲਗਈਪਾਰਬ੍ਰਹਮਸਰਣਾਈ॥ਚਉਗਿਰਦਹਮਾਰੈਰਾਮ
ਕਾਰਦੂਖਲਗੈਨਭਾਈ॥੧॥ਸਤਿਗੁਰੁਪੂਰਾਭੇਟਿਆਜਿਨਿਬਣਤਬਣਾਈ॥ਰਾਮਨਾਮੁ
ਅਉਖਧੁਦੀਆਏਕਾਲਿਵਲਾਈ॥੧॥ਰਹਾਉ॥ਰਾਖਿਲੀਏਤਿਨਿਰਖਨਹਾਰਿਸਭਬਿ
ਆਧਿਮਿਟਾਈ॥ਕਹੁਨਾਨਕਕਿਰਪਾਭਈਪ੍ਰਭਭਏਸਹਾਈ॥੨॥੧੫॥੧੦੧॥ਬਿਲਾ
ਵਲੁਮਹਲਾ੫ ॥ਅਪਣੇਬਾਲਕਆਪਿਰਖਿਅਨੁਪਾਰਬ੍ਰਹਮਗੁਰਦੇਵ॥ਸੁਖਸਾਂਤਿ

ਸਹਜਆਨਦਭਏਪੂਰਨਭਈਸੇਵਾ॥੧॥ਰਹਾਉ॥ਭਗਤਜਨਾਕੀਬੇਨਤੀਸੁਣੀਪ੍ਰਭਿ
ਆਪਿ॥ਰੋਗਮਿਟਾਇਜੀਵਾਲਿਅਨੁਜਾਕਾਵਡਪਰਤਾਪੁ॥੧॥ਦੋਖਹਮਾਰੇਬਖਸਿਅ
ਨੁਅਪਣੀਕਲਧਾਰੀ॥ਮਨਬਾਂਛਤਫਲਦਿਤਿਅਨੁਨਾਨਕਬਲਿਹਾਰੀ॥੨॥੧੬॥
੮੦॥

ਰਾਗੁਬਿਲਾਵਲੁਮਹਲਾ੫ ਚਉਪਦੇ ਦੁਪਦੇ ਘਰੁ੬ ੧ੴਸਤਿਗੁਰਪ੍ਰਸਾਦਿ॥
ਮੇਰੇਮੋਹਨਸ੍ਰਵਨੀਇਹਨਸੁਨਾਏ॥ਸਾਕਤਗੀਤਨਾਦਧੁਨਿਗਾਵਤਬੋਲਤਬੋਲਅਜਾ
ਏ॥੧॥ਰਹਾਉ॥ਸੇਵਤਸੇਵਿਸੇਵਿਸਾਧਸੇਵਉਸਦਾਕਰਉਕਿਰਤਾਏ॥ਅਭੈਦਾਨੁਪਾਵ
ਉਪੁਰਖਦਾਤੇਮਿਲਿਸੰਗਤਿਹਰਿਗੁਣਗਾਏ॥੧॥ਰਸਨਾਅਗਹਅਗਹਗੁਨਰਾਤੀਨੈ
ਨਦਰਸਰੰਗੁਲਾਏ॥ਹੋਹੁਕ੍ਰਿਪਾਲਦੀਨਦੁਖਭੰਜਨਮੋਹਿਚਰਣਰਿਦੈਵਸਾਏ॥੨॥
ਸਭਹੂਤਲੈਤਲੈਸਭਊਪਰਿਏਹਦ੍ਰਿਸਟਿਦ੍ਰਿਸਟਾਏ॥ਅਭਿਮਾਨੁਖੋਇਖੋਇਖੋਇਖੋ
ਈਹਉਮੋਕਉਸਤਿਗੁਰਮੰਤ੍ਰੁਦ੍ਰਿੜਾਏ॥੩॥ਅਤੁਲੁਅਤੁਲੁਅਤੁਲੁਨਹਤੁਲੀਐਭਗ
ਤਿਵਛਲੁਕਿਰਪਾਏ॥ਜੋਜੋਸਰਣਿਪਰਿਓਗੁਰਨਾਨਕਅਭੈਦਾਨੁਸੁਖਪਾਏ॥੪॥੧॥
੮੧॥ਬਿਲਾਵਲੁਮਹਲਾ੫ ॥ਪ੍ਰਭਜੀਤੂਮੇਰੇਪ੍ਰਾਨਅਧਾਰੈ॥ਨਮਸਕਾਰਡੰਡ
ਉਤਬੰਦਨਾਅਨਿਕਬਾਰਜਾਉਬਾਰੈ॥੧॥ਰਹਾਉ॥ਊਠਤਬੈਠਤਸੋਵਤਜਾਗਤਇਹੁਮਨੁ
ਤੁਝਹਿਚਿਤਾਰੈ॥ਸੂਖਦੂਖਇਸੁਮਨਕੀਬਿਰਥਾਤੁਝਹੀਆਗੈਸਾਰੈ॥੧॥ਤੂਮੇਰੀਓਟਬ
ਲਬੁਧਿਧਨੁਤੁਮਹੀਤੁਮਹਿਮੇਰੈਪਰਵਾਰੈ॥ਜੋਤੁਮਕਰਹੁਸੋਈਭਲਹਮਰੈਪੇਖਿਨਾਨਕਸੁ
ਖਚਰਨਾਰੈ॥੨॥੨॥੮੨॥ਬਿਲਾਵਲੁਮਹਲਾ੫ ॥ਸੁਨੀਅਤਪ੍ਰਭਤਉਸ
ਗਲਉਧਾਰਨ॥ਮੋਹਮਗਨਪਤਿਤਸੰਗਿਪ੍ਰਾਨੀਐਸੇਮਨਹਿਬਿਸਾਰਨ॥੧॥ਰਹਾਉ॥ਸੰ
ਚਿਬਿਖਿਆਲੇਗ੍ਰਾਹਜੁਕੀਨੀਅੰਮ੍ਰਿਤੁਮਨਤੇਡਾਰਨ॥ਕਾਮਕ੍ਰੋਧਲੋਭਰਤਨਿੰਦਾਸਤੁਸੰ
ਤੋਖੁਬਿਦਾਰਨ॥੧॥ਇਨਤੇਕਾਢਿਲੇਹੁਮੇਰੇਸੁਆਮੀਹਾਰਿਪਰੇਤੁਮਸਾਰਨ॥ਨਾਨਕਕੀਬੇ
ਨੰਤੀਪ੍ਰਭਪਹਿਸਾਧਸੰਗਿਰੰਕਤਾਰਨ॥੨॥੩॥੮੩॥ਬਿਲਾਵਲੁਮਹਲਾ੫
॥ਸੰਤਨਕੈਸੁਨੀਅਤਪ੍ਰਭਕੀਬਾਤ॥ਕਥਾਕੀਰਤਨੁਆਨੰਦਮੰਗਲਧੁਨਿਪੂਰਿਰਹੀਦਿਨ
ਸੁਅਰਰਾਤਿ॥੧॥ਰਹਾਉ॥ਕਰਿਕਿਰਪਾਅਪਨੇਪ੍ਰਭਿਕੀਨੇਨਾਮਅਪੁਨੇਕੀਕੀਨੀਦੇ

ਆਠਪਹਰਗੁਨਗਾਵਤਪ੍ਰਭਕੇਕਾਮਕ੍ਰੋਧਇਸੁਤਨਤੇਜਾਤ॥੧॥ਤ੍ਰਿਪਤਿਆਘਾਏਪੇਖਿਪ੍ਰਭ
ਦਰਸਨੁਅੰਮ੍ਰਿਤਹਰਿਰਸੁਭੋਜਨੁਖਾਤ॥ਚਰਨਸਰਨਨਾਨਕਪ੍ਰਭਤੇਰੀਕਰਿਕਿਰਪਾਸੰਤਸੰ
ਗਿਮਿਲਾਤ॥੨॥੪॥੮੪॥ਬਿਲਾਵਲੁਮਹਲਾ੫ ॥ਰਾਖਿਲੀਏਅਪਨੇਜਨਆ
ਪ॥ਕਰਿਕਿਰਪਾਹਰਿਹਰਿਨਾਮੁਦੀਨੋਬਿਨਸਿਗਏਸਭਸੋਗਸੰਤਾਪ॥੧॥ਰਹਾਉ॥ਗੁਣ
ਗੋਵਿੰਦਗਾਵਹੁਸਭਿਹਰਿਜਨਰਾਗਰਤਨਰਸਨਾਆਲਾਪ॥ਕੋਟਿਜਨਮਕੀਤ੍ਰਿਸਨਾਨਿ
ਵਰੀਰਾਮਰਸਾਇਣਿਆਤਮਧ੍ਰਾਪ॥੧॥ਚਰਣਗਹੇਸਰਣਿਸੁਖਦਾਤੇਗੁਰਕੈਬਚਨਿਜ
ਪੇਹਰਿਜਾਪ॥ਸਾਗਰਤਰੇਭਰਮਭੈਬਿਨਸੇਕਹੁਨਾਨਕਠਾਕੁਰਪਰਤਾਪ॥੨॥੫॥੮੫॥
ਬਿਲਾਵਲੁਮਹਲਾ੫ ॥ਤਾਪੁਲਾਹਿਆਗੁਰਸਿਰਜਨਹਾਰਿ॥ਸਤਿਗੁਰਅਪ
ਨੇਕਉਬਲਿਜਾਈਜਿਨਿਪੈਜਰਖੀਸਾਰੈਸੰਸਾਰਿ॥੧॥ਰਹਾਉ॥ਕਰੁਮਸਤਕਿਧਾਰਿਬਾ
ਲਿਕੁਰਖਿਲੀਨੋ॥ਪ੍ਰਭਿਅੰਮ੍ਰਿਤਨਾਮੁਮਹਾਰਸੁਦੀਨੋ॥੧॥ਦਾਸਕੀਲਾਜਰਖੈਮਿਹਰਵਾ
ਨੁ॥ਗੁਰੁਨਾਨਕੁਬੋਲੈਦਰਗਹਪਰਵਾਨੁ॥੨॥੬॥੮੬॥

ਰਾਗੁਬਿਲਾਵਲੁਮਹਲਾ੫ ਚਉਪਦੇਦੁਪਦੇ ਘਰੁ੭ ੧ੴਸਤਿਗੁਰਪ੍ਰਸਾਦਿ॥
ਸਤਿਗੁਰਸਬਦਿਉਜਾਰੋਦੀਪਾ॥ਬਿਨਸਿਓਅੰਧਕਾਰਤਿਹਮੰਦਰਿਰਤਨਕੋਠੜੀਖੁਲ੍ਹੀ
ਅਨੂਪਾ॥੧॥ਰਹਾਉ॥ਬਿਸਮਨਬਿਸਮਭਏਜਉਪੇਖਿਓਕਹਨੁਨਜਾਇਵਡਿਆਈ
॥ਮਗਨਭਏਊਹਾਸੰਗਿਮਾਤੇਓਤਿਪੋਤਿਲਪਟਾਈ॥੧॥ਆਲਜਾਲਨਹੀਕਛੂਜੰਜਾ
ਰਾਅਹੰਬੁਧਿਨਹੀਭੋਰਾ॥ਊਚਨਊਚਾਬੀਚੁਨਖੀਚਾਹਉਤੇਰਾਤੂੰਮੋਰਾ॥੨॥ਏਕੰਕਾਰੁਏ
ਕੁਪਾਸਾਰਾਏਕੈਅਪਰਅਪਾਰਾ॥ਏਕੁਬਿਸਥੀਰਨੁਏਕੁਸੰਪੂਰਨੁਏਕੈਪ੍ਰਾਨਅਧਾਰਾ॥੩॥
ਨਿਰਮਲਨਿਰਮਲਸੂਚਾਸੂਚੋਸੂਚਾਸੂਚੋਸੂਚਾ॥ਅੰਤਨਅੰਤਾਸਦਾਬੇਅੰਤਾਕਹੁਨਾਨ
ਕਊਚੋਊਚਾ॥੪॥੧॥੮੭॥ਬਿਲਾਵਲੁਮਹਲਾ੫ ॥ਬਿਨੁਹਰਿਕਾਮਿਨਆ
ਵਤਹੇ॥ਜਾਸਿਉਰਾਚਿਮਾਚਿਤੁਮਲਾਗੇਓਹਮੋਹਨੀਮੋਹਾਵਤਹੇ॥੧॥ਰਹਾਉ॥ਕਨਿ
ਕਕਾਮਿਨੀਸੇਜਸੋਹਨੀਛੋਡਿਖਿਨੈਮਹਿਜਾਵਤਹੇ॥ਉਰਝਿਰਹਿਓਇੰਦ੍ਰੀਰਸਪ੍ਰੇਰਿਓਬਿ
ਖੈਠਗਉਰੀਖਾਵਤਹੇ॥੧॥ਤ੍ਰਿਣਕੋਮੰਦਰੁਸਾਜਿਸਵਾਰਿਓਪਾਵਕੁਤਲੈਜਰਾਵਤਹੇ॥
ਐਸੇਗੜ੍ਹਮਹਿਐਠਿਹਠੀਲੋਫੂਲਿਫੂਲਿਕਿਆਪਾਵਤਹੇ॥੨॥ਪੰਚਦੂਤਮੂਡਪ

ਰਿਠਾਢੇਕੇਸਗਰੇਫੇਰਾਵਤਹੋ॥ਦ੍ਰਿਸਟਿਨਆਵਹਿਅੰਧਅਗਿਆਨੀਸੋਇਰਹਿਓਮ
ਦਮਾਵਤਹੋ॥੩॥ਜਾਲੁਪਸਾਰਿਚੋਗਬਿਸਥਾਰੀਪੰਖੀਜਿਉਫਾਹਾਵਤਹੋ॥ਕਹੁਨਾਨਕ
ਬੰਧਨਕਾਟਨਕਉਮੈਸਤਿਗੁਰੁਪੁਰਖੁਧਿਆਵਤਹੋ॥੪॥੨॥੮੮॥ਬਿਲਾਵਲੁਮਹ
ਲਾ੫ ॥ਹਰਿਹਰਿਨਾਮੁਅਪਾਰਅਮੋਲੀ॥ਪ੍ਰਾਨਪਿਆਰੋਮਨਹਿਅਧਾਰੋਚੀਤਿਚਿ
ਤਉਜੈਸੇਪਾਨਤੰਬੋਲੀ॥੧॥ਰਹਾਉ॥ਸਹਜਿਸਮਾਇਓਗੁਰਹਿਬਤਾਇਓਰੰਗਿਰੰਗੀਮੇ
ਰੇਤਨਕੀਚੋਲੀ॥ਪ੍ਰਿਅਮੁਖਿਲਾਗੋਜਉਵਡਭਾਗੋਸੁਹਾਗੁਹਮਾਰੋਕਤਹੁਨਡੋਲੀ॥੧॥ਰੂਪ
ਨਧੂਪਨਗੰਧਨਦੀਪਾ॥ਓਤਿਪੋਤਿਅੰਗਅੰਗਸੰਗਿਮਉਲੀ॥ਕਹੁਨਾਨਕਪ੍ਰਿਅਰਵੀਸੁਹਾ
ਗਨਿਅਤਿਨੀਕੀਮੇਰੀਬਨੀਖਟੋਲੀ॥੨॥੩॥੮੯॥ਬਿਲਾਵਲੁਮਹਲਾ੫ ॥ਗੋਬਿੰ
ਦਗੋਬਿੰਦਗੋਬਿੰਦਮਈ॥ਜਬਤੇਭੇਟੇਸਾਧਦਇਆਰਾਤਬਤੇਦੁਰਮਤਿਦੂਰਿਭਈ॥੧॥
ਰਹਾਉ॥ਪੂਰਨਪੂਰਿਰਹਿਓਸੰਪੂਰਨਸੀਤਲਸਾਂਤਿਦਇਆਲਦਈ॥ਕਾਮਕ੍ਰੋਧਤ੍ਰਿਸਨਾ
ਅਹੰਕਾਰਾਤਨਤੇਹੋਏਸਗਲਖਈ॥੧॥ਸਤੁਸੰਤੋਖੁਦਇਆਧਰਮੁਸੁਚਿਸੰਤਨਤੇਇਹੁ
ਮੰਤੁਲਈ॥ਕਹੁਨਾਨਕਜਿਨਿਮਨਹੁਪਛਾਨਿਆਤਿਨਕਉਸਗਲੀਸੋਝਪਈ॥੨॥੪॥੯੦॥
॥ਬਿਲਾਵਲੁਮਹਲਾ੫ ॥ਕਿਆਹਮਜੀਅਜੰਤਬੇਚਾਰੇਬਰਨਿਨਸਕਹਏਕ
ਰੋਮਾਈ॥ਬ੍ਰਹਮਮਹੇਸਸਿਧਮੁਨਿਇੰਦ੍ਰਾਬੇਅੰਤਠਾਕੁਰਤੇਰੀਗਤਿਨਹੀਪਾਈ॥੧॥ਕਿਆ
ਕਥੀਐਕਿਛੁਕਥਨੁਨਜਾਈ॥ਜਹਜਹਦੇਖਾਤਹਰਹਿਆਸਮਾਈ॥੧॥ਰਹਾਉ॥ਜਹਮਹਾ
ਭਇਆਨਦੂਖਜਮਸੁਨੀਐਤਹਮੇਰੇਪ੍ਰਭਤੂਹੈਸਹਾਈ॥ਸਰਨਿਪਰਿਓਹਰਿਚਰਨਗਹੇਪ੍ਰਭ
ਗਿਨਾਨਕਕਉਬੂਝਬੁਝਾਈ॥੨॥੫॥੯੧॥ਬਿਲਾਵਲੁਮਹਲਾ੫ ॥ਅਗਮ
ਰੂਪਅਬਿਨਾਸੀਕਰਤਾਪਤਿਤਪਵਿਤਇਕਨਿਮਖਜਪਾਈਐ॥ਅਚਰਜੁਸੁਨਿਓਪਰ
ਪਤਿਭੇਟੁਲੇਸੰਤਚਰਨਚਰਨਮਨੁਲਾਈਐ॥੧॥ਕਿਤੁਬਿਧੀਐਕਿਤੁਸੰਜਮਪਾਈਐ
॥ਕਹੁਸੁਰਜਨਕਿਤੁਜੁਗਤੀਧਿਆਈਐ॥੧॥ਰਹਾਉ॥ਜੋਮਾਨੁਖਮਾਨੁਖਕੀਸੇਵਾਓ
ਤਿਸਕੀਲਈਲਈਫੁਨਿਜਾਈਐ॥ਨਾਨਕਸਰਨਿਸਰਣਿਸੁਖਸਾਗਰਮੋਹਿਟੇਕਤੇਰੋਇ
ਕਨਾਈਐ॥੨॥੬॥੯੨॥ਬਿਲਾਵਲੁਮਹਲਾ੫ ॥ਸੰਤਸਰਣਿਸੰਤਟਹਲ
ਕਰੀ॥ਧੰਧੁਬੰਧੁਅਰੁਸਗਲਜੰਜਾਰੋਅਵਰਕਾਜਤੇਛੂਟਿਪਰੀ॥੧॥ਰਹਾਉ॥ਸੂਖ

ਸਹਜਅਰੁਘਨੋਅਨੰਦਾਗੁਰਤੇਪਾਇਓਨਾਮੁਹਰੀ॥ਐਸੋਹਰਿਰਸੁਬਰਨਿਨਸਾਕਉਗੁਰਿਪੂਰੈਮੇਰੀ ੪੧੯
ਉਲਟਿਧਰੀ॥੧॥ਪੇਖਿਓਮੋਹਨੁਸਭਕੈਸੰਗੇਊਨਨਕਾਹੂਸਗਲਭਰੀ॥ਪੂਰਨਪੂਰਿਰਹਿਓ
ਕਿਰਪਾਨਿਧਿਕਹੁਨਾਨਕਮੇਰੀਪੂਰੀਪਰੀ॥੨॥੭॥੯੩॥ਬਿਲਾਵਲੁਮਹਲਾ੫
ਮਨਕਿਆਕਹਤਾਹਉਕਿਆਕਹਤਾ॥ਜਾਨਪ੍ਰਬੀਨਠਾਕੁਰਪ੍ਰਭਮੇਰੇਤਿਸੁਆਗੈਕਿਆਕਹ
ਤਾ॥੧॥ਰਹਾਉ॥ਅਨਬੋਲੇਕਉਤੁਹੀਪਛਾਨਹਿਜੋਜੀਅਨਮਹਿਹੋਤਾ॥ਰੇਮਨਕਾਇਕਹਾ
ਲਉਡਹਕਹਿਜਉਪੇਖਤਹੀਸੰਗਿਸੁਨਤਾ॥੧॥ਐਸੋਜਾਣਿਭਏਮਨਿਆਨਦਆਨਨਬੀਓਕ
ਰਤਾ॥ਕਹੁਨਾਨਕਗੁਰਭਏਦਇਆਰਾਹਰਿਰੰਗੁਨਕਬਹੂਲਹਤਾ॥੨॥੮॥੯੪॥ਬਿਲਾਵ
ਲੁਮਹਲਾ੫ ॥ਨਿੰਦਕੁਐਸੇਹੀਝਰਿਪਰੀਐ॥ਇਹਨੀਸਾਨੀਸੁਨਹੁਤੁਮਭਾਈਜਿ
ਉਕਾਲਰਭੀਤਿਗਿਰੀਐ॥੧॥ਰਹਾਉ॥ਜਉਦੇਖੈਛਿਦ੍ਰੁਤਉਨਿੰਦਕੁਉਮਾਹੈਭਲੋਦੇਖਿ
ਦੁਖਭਰੀਐ॥ਆਠਪਹਰਚਿਤਵੈਨਹੀਪਹੁਚੈਬੁਰਾਚਿਤਵਤਚਿਤਵਤਮਰੀਐ॥੧॥ਨਿੰ
ਦਕੁਪ੍ਰਭੂਭੁਲਾਇਆਕਾਲੁਨੇਰੈਆਇਆਹਰਿਜਨਸਿਉਬਾਦੁਉਠਰੀਐ॥ਨਾਨਕਕਾਰ
ਖਾਆਪਿਪ੍ਰਭੁਸੁਆਮੀਕਿਆਮਾਨਸਬਪੁਰੇਕਰੀਐ॥੨॥੯॥੯੫॥ਬਿਲਾਵਲੁਮਹ
ਲਾ੫ ॥ਐਸੇਕਾਹੇਭੂਲਿਪਰੇ॥ਕਰਹਿਕਰਾਵਹਿਮੂਕਰਿਪਾਵਹਿਪੇਖਤਸੁਨਤਸਦਾ
ਸੰਗਿਹਰੇ॥੧॥ਰਹਾਉ॥ਕਾਚਬਿਹਾਝਨਕੰਚਨਛਾਡਨਬੈਰੀਸੰਗਿਹੇਤੁਸਾਜਨਤਿਆਗਿਖ
ਰੇ॥ਹੋਵਨੁਕਉਰਾਅਨਹੋਵਨੁਮੀਠਾਬਿਖਿਆਮਹਿਲਪਟਾਇਜਰੇ॥੧॥ਅੰਧਕੂਪਮਹਿ
ਪਰਿਓਪਰਾਨੀਭਰਮਗੁਬਾਰਮੋਹਬੰਧਿਪਰੇ॥ਕਹੁਨਾਨਕਪ੍ਰਭਹੋਤਦਇਆਰਾਗੁਰੁਭੇਟੈਕਾ
ਢੈਬਾਹਫਰੇ॥੨॥੧੦॥੯੬॥ਬਿਲਾਵਲੁਮਹਲਾ੫ ॥ਮਨਤਨਰਸਨਾਹਰਿਚੀਨਾ॥
ਭਏਅਨੰਦਮਿਟੇਅੰਦੇਸੇਸਰਬਸੂਖਮੋਕਉਗੁਰਿਦੀਨਾ॥੧॥ਰਹਾਉ॥ਇਆਨਪਤੇਸਭਭ
ਈਸਿਆਨਪਪ੍ਰਭੁਮੇਰਾਦਾਨਾਬੀਨਾ॥ਹਾਥਦੇਇਰਾਖੈਅਪਨੇਕਉਕਾਹੂਨਕਰਤੇਕਛੁਖੀਨਾ॥
੧॥ਬਲਿਜਾਵਉਦਰਸਨਸਾਧੂਕੇਜਿਹਪ੍ਰਸਾਦਿਹਰਿਨਾਮੁਲੀਨਾ॥ਕਹੁਨਾਨਕਠਾਕੁਰ
ਭਰੋਸੈਕਹੂਨਮਾਨਿਓਮਨਿਛੀਨਾ॥੨॥੧੧॥੯੭॥ਬਿਲਾਵਲੁਮਹਲਾ੫
ਗੁਰਿਪੂਰੈਮੇਰੀਰਾਖਿਲਈ॥ਅੰਮ੍ਰਿਤਨਾਮੁਰਿਦੇਮਹਿਦੀਨੋਜਨਮਜਨਮਕੀਮੈਲੁਗਈ
॥੧॥ਰਹਾਉ॥ਨਿਵਰੇਦੂਤਦੁਸਟਬੈਰਾਈਗੁਰਪੂਰੇਕਾਜਪਿਆਜਾਪੁ॥ਕਹਾਕਰੈਕੋਈਬੇ

ਚਾਰਾਪ੍ਰਭੁਮੇਰੇਕਾਬਡਪਰਤਾਪੁ॥੧॥ਸਿਮਰਿਸਿਮਰਿਸਿਮਰਿਸੁਖੁਪਾਇਆਚਰਣਕਮ
ਲਰਖੁਮਨਮਾਹੀ॥ਤਾਕੀਸਰਣਿਪਰਿਓਨਾਨਕਦਾਸਜਾਤੇਊਪਰਿਕੋਨਾਹੀ॥੨॥੧੨॥੯
੮॥ਬਿਲਾਵਲੁਮਹਲਾ੫ ॥ਸਦਾਸਦਾਜਪੀਐਪ੍ਰਭਨਾਮ॥ਜਰਾਮਰਾਕਛੁਦੂ
ਖਨਬਿਆਪੈਆਗੈਦਰਗਹਪੂਰਨਕਾਮ॥੧॥ਰਹਾਉ॥ਆਪੁਤਿਆਗਿਪਰੀਐਨਿਤ
ਸਰਨੀਗੁਰਤੇਪਾਈਐਏਹੁਨਿਧਾਨੁ॥ਜਨਮਮਰਣਕੀਕਟੀਐਫਾਸੀਸਾਚੀਦਰਗਹ
ਨੀਸਾਨੁ॥੧॥ਜੋਤੁਮਕਰਹੁਸੋਈਭਲਮਾਨਉਮਨਤੇਛੂਟੈਸਗਲਗੁਮਾਨੁ॥ਕਹੁਨਾਨਕਤਾਕੀ
ਸਰਣਾਈਜਾਕਾਕੀਆਸਗਲਜਹਾਨੁ॥੨॥੧੩॥੯੯॥ਬਿਲਾਵਲੁਮਹਲਾ੫
॥ਮਨਤਨਅੰਤਰਿਪ੍ਰਭੁਆਹੀ॥ਹਰਿਗੁਨਗਾਵਤਪਰਉਪਕਾਰਨਿਤਤਿਸੁਰਸਨਾਕੋਮੋਲੁ
ਕਿਛੁਨਾਹੀ॥੧॥ਰਹਾਉ॥ਕੁਲਸਮੂਹਉਧਰੇਖਿਨਭੀਤਰਿਜਨਮਜਨਮਕੀਮਲੁਲਾਹੀ
॥ਸਿਮਰਿਸਿਮਰਿਸੁਆਮੀਪ੍ਰਭੁਅਪਨਾਅਨਦਸੇਤੀਬਿਖਿਆਬਨੁਗਾਹੀ॥੧॥ਚਰਨ
ਪ੍ਰਭੂਕੇਬੋਹਿਥੁਪਾਏਭਵਸਾਗਰੁਪਾਰਿਪਰਾਹੀ॥ਸੰਤਸੇਵਕਭਗਤਹਰਿਤਾਕੇਨਾਨਕਮਨੁ
ਲਾਗਾਹੈਤਾਹੀ॥੨॥੧੪॥੧੦੦॥ਬਿਲਾਵਲੁਮਹਲਾ੫ ॥ਧੀਰਉਦੇਖਿਤੁਮ੍ਹਾ
ਰੇਰੰਗਾ॥ਤੁਹੀਸੁਆਮੀਅੰਤਰਜਾਮੀਤੂਹੀਵਸਹਿਸਾਧਕੈਸੰਗਾ॥੧॥ਰਹਾਉ॥ਖਿਨਮਹਿਥਾ
ਪਿਨਿਵਾਜੇਠਾਕੁਰਨੀਚਕੀਟਤੇਕਰਹਿਰਾਜੰਗਾ॥੧॥ਕਬਹੂਨਬਿਸਰੈਹੀਏਮੋਰੇਤੇਨਾਨਕਦਾ
ਸਇਹੀਦਾਨੁਮੰਗਾ॥੨॥੧੫॥੧੦੧॥ਬਿਲਾਵਲੁਮਹਲਾ੫ ॥ਅਚੁਤਪੂਜਾਜੋ
ਗਗੋਪਾਲ॥ਮਨੁਤਨੁਅਰਪਿਰਖਉਹਰਿਆਗੈਸਰਬਜੀਆਕਾਹੈਪ੍ਰਤਿਪਾਲ॥੧॥ਰਹਾ
ਉ॥ਸਰਨਿਸਮਥਅਕਥਸੁਖਦਾਤਾਕਿਰਪਾਸਿੰਧੁਬਡੋਦਇਆਲਾ॥ਕੰਠਿਲਾਇਰਾ
ਖੈਅਪਨੇਕਉਤਿਸਨੋਲਗੈਨਤਾਤੀਬਾਲ॥੧॥ਦਾਮੋਦਰਦਇਆਲਸੁਆਮੀਸਰ
ਬਸੁਸੰਤਜਨਾਧਨਮਾਲ॥ਨਾਨਕਜਾਚਿਕਦਰਸੁਪ੍ਰਭਮਾਗੈਸੰਤਜਨਾਕੀਮਿਲੈਰਵਾਲ
॥੨॥੧੬॥੧੦੨॥ਬਿਲਾਵਲੁਮਹਲਾ੫ ॥ਸਿਮਰਤਨਾਮੁਕੋਟਿਜਤਨਭਏ
॥ਸਾਧਸੰਗਿਮਿਲਿਹਰਿਗੁਨਗਾਏਜਮਦੂਤਨਕਉਤ੍ਰਾਸਅਹੇ॥੧॥ਰਹਾਉ॥ਜੇਤੇਪੁਨ
ਹਚਰਨਸੇਕੀਨੇਮਨਿਤਨਿਪ੍ਰਭਕੇਚਰਣਗਹੇ॥ਆਵਣਜਾਣਭਰਮੁਭਉਨਾਠਾਜਨਮ
ਜਨਮਕਿਲਵਿਖਦਹੇ॥੧॥ਨਿਰਭਉਹੋਇਭਜਹੁਜਗਦੀਸੈਏਹੁਪਦਾਰਥੁਵਡਭਾਗਿ

ਲਹੇ॥ਕਰਿਕਿਰਪਾਪੂਰਨਪ੍ਰਭਦਾਤੇਨਿਰਮਲਜਸੁਨਾਨਕਦਾਸਕਹੇ॥੨॥੧੭॥੧੦੩॥ਬਿਲਾ
ਵਲੁਮਹਲਾ੫ ॥ਸੁਲਹੀਤੇਨਾਰਾਇਣਿਰਾਖੁ॥ਸੁਲਹੀਕਾਹਾਥੁਕਹੀਨਪਹੁਚੈਸੁਲ
ਹੀਹੋਇਮੂਆਨਾਪਾਕੁ॥੧॥ਰਹਾਉ॥ਕਾਢਿਕੁਠਾਰੁਖਸਮਿਸਿਰੁਕਾਟਿਆਖਿਨਮਹਿਹੋਇਗ
ਇਆਹੈਖਾਕੁ॥ਮੰਦਾਚਿਤਵਤਚਿਤਵਤਪਚਿਆਜਿਨਿਰਚਿਆਤਿਨਿਦੀਨਾਧਾਕੁ॥੧॥
ਪੁਤ੍ਰਮੀਤਧਨੁਕਿਛੂਨਰਹਿਓਸੁਛੋਡਿਗਇਆਸਭਭਾਈਸਾਕੁ॥ਕਹੁਨਾਨਕਤਿਸੁਪ੍ਰਭ
ਬਲਿਹਾਰੀਜਿਨਿਜਨਕਾਕੀਨੋਪੂਰਨਵਾਕੁ॥੨॥੧੮॥੧੦੪॥ਬਿਲਾਵਲੁਮਹਲਾ੫
॥ਪੂਰੇਗੁਰਕੀਪੂਰੀਸੇਵ॥ਆਪੇਆਪਿਵਰਤੈਸੁਆਮੀਕਾਰਜੁਰਾਸਿਕੀਆਗੁਰਦੇ
ਵ॥੧॥ਰਹਾਉ॥ਆਦਿਮਧਿਪ੍ਰਭੁਅੰਤਿਸੁਆਮੀਅਪਨਾਥਾਟੁਬਨਾਇਓਆਪਿ॥ਅ
ਪਨੇਸੇਵਕਕੀਆਪੇਰਾਖੈਪ੍ਰਭਮੇਰੇਕੋਵਡਪਰਤਾਪੁ॥੧॥ਪਾਰਬ੍ਰਹਮਪਰਮੇਸੁਰਸਤਿਗੁਰ
ਵਸਿਕੀਨੇਜਿਨਿਸਗਲੇਜੰਤ॥ਚਰਨਕਮਲਨਾਨਕਸਰਣਾਈਰਾਮਨਾਮਜਪਿਨਿਰਮਲਮੰਤ
॥੨॥੧੯॥੧੦੫॥ਬਿਲਾਵਲੁਮਹਲਾ੫ ॥ਤਾਪਪਾਪਤੇਰਾਖੇਆਪ॥ਸੀਤਲਭਏ
ਗੁਰਚਰਨੀਲਾਗੇਰਾਮਨਾਮਹਿਰਦੇਮਹਿਜਾਪ॥੧॥ਰਹਾਉ॥ਕਰਿਕਿਰਪਾਹਸਤਪ੍ਰਭਿਦੀਨੇ
ਜਗਤਉਧਾਰਨਵਖੰਡਪ੍ਰਤਾਪ॥ਦੁਖਬਿਨਸੇਸੁਖਅਨਦਪ੍ਰਵੇਸਾਤ੍ਰਿਸਨਬੁਝੀਮਨਤਨਸ
ਚੁਧ੍ਰਾਪ॥੧॥ਅਨਾਥਕੋਨਾਥੁਸਰਣਿਸਮਰਥਾਸਗਲਸ੍ਰਿਸਟਿਕੋਮਾਈਬਾਪੁ॥ਭਗਤਿਵ
ਛਲਭੈਭੰਜਨਸੁਆਮੀਗੁਣਗਾਵਤਨਾਨਕਆਲਾਪ॥੨॥੨੦॥੧੦੬॥ਬਿਲਾਵਲੁਮ
ਹਲਾ੫ ॥ਜਿਸਤੇਉਪਜਿਆਤਿਸਹਿਪਛਾਨੁ॥ਪਾਰਬ੍ਰਹਮੁਪਰਮੇਸਰੁਧਿਆਇ
ਆਕੁਸਲਖੇਮਹੋਏਕਲਿਆਨ॥੧॥ਰਹਾਉ॥ਗੁਰੁਪੂਰਾਭੇਟਿਓਬਡਭਾਗੀਅੰਤਰਜਾ
ਮੀਸੁਘੜੁਸੁਜਾਨੁ॥ਹਾਥਦੇਇਰਾਖੇਕਰਿਅਪਨੇਬਡਸਮਰਥੁਨਿਮਾਣਿਆਕੋਮਾਨੁ॥੧
॥ਭ੍ਰਮਭੈਬਿਨਸਿਗਏਖਿਨਭੀਤਰਿਅੰਧਕਾਰਪ੍ਰਗਟੇਚਾਨਾਣੁ॥ਸਾਸਿਸਾਸਿਆਰਾਧੈਨਾ
ਨਕੁਸਦਾਸਦਾਜਾਈਐਕੁਰਬਾਣੁ॥੨॥੨੧॥੧੦੭॥ਬਿਲਾਵਲੁਮਹਲਾ੫ ॥
ਦੋਵੈਥਾਵਰਖੇਗੁਰਸੂਰੇ॥ ਹਲਤਪਲਤਪਾਰਬ੍ਰਹਮਿਸਵਾਰੇਕਾਰਜਹੋਏਸਗਲੇਪੂ
ਰੇ॥੧॥ਰਹਾਉ॥ਹਰਿ ਹਰਿ ਨਾਮੁਜਪਤਸੁਖਸਹਜੇਮਜਨੁਹੋਵਤਸਾਧੂਧੂਰੇ॥ਆਵਣ
ਜਾਣਰਹੇਥਿਤਿਪਾਈਜਨਮਮਰਣਕੇਮਿਟੇਬਿਸੂਰੇ॥੧॥ਭ੍ਰਮਭੈਤਰੇਛੁਟੇਭੈਜਮਕੇਘ

ਦਿਘਾਟਿਏਕੁਰਹਿਆਭਰਪੂਰੇ॥ਨਾਨਕਸਰਣਿਪਰਿਓਦੁਖਭੰਜਨਅੰਤਰਿਬਾਹਰਿਪੇਖਿ
ਹਜੂਰੇ॥੨॥੨੨॥੧੦੮॥ਬਿਲਾਵਲੁਮਹਲਾ ੫ ॥ਦਰਸਨੁਦੇਖਤਦੋਖਨਸੇ॥ਕ
ਬਹੁਨਹੋਵਹੁਦ੍ਰਿਸਟਿਅਗੋਚਰਜੀਅਕੈਸੰਗਿਬਸੇ॥੧॥ਰਹਾਉ॥ਪ੍ਰੀਤਮਪ੍ਰਾਨਅਧਾਰਸੁ
ਆਮੀ॥ਪੂਰਿਰਹੇਪ੍ਰਭਅੰਤਰਜਾਮੀ॥੧॥ਕਿਆਗੁਣਤੇਰੇਸਾਰਿਸਮਾਰੀ॥ਸਾਸਿਸਾਸਿਪ੍ਰ
ਭਤੁਝਹਿਚਿਤਾਰੀ॥੨॥ਕਿਰਪਾਨਿਧਿਪ੍ਰਭਦੀਨਦਇਆਲਾ॥ਜੀਅਜੰਤਕੀਕਰਹੁਪ੍ਰ
ਤਿਪਾਲਾ॥੩॥ਆਠਪਹਰਤੇਰਾਨਾਮੁਜਨੁਜਾਪੇ॥ਨਾਨਕਪ੍ਰੀਤਿਲਾਈਪ੍ਰਭਿਆਪੇ॥੪॥
੨੩॥੧੦੯॥ਬਿਲਾਵਲੁਮਹਲਾ ੫ ॥ਤਨੁਧਨੁਜੋਬਨੁਚਲਤਗਇਆ॥ਰਾ
ਮਨਾਮਕਾਭਜਨੁਨਕੀਨੋਕਰਤਬਿਕਾਰਨਿਸਿਭੋਰੁਭਇਆ॥੧॥ਰਹਾਉ॥ਅਨਿਕਪ੍ਰਕਾ
ਰਭੋਜਨਨਿਤਖਾਤੇਮੁਖਦੰਤਾਘਸਿਖੀਨਖਇਆ॥ਮੇਰੀਮੇਰੀਕਰਿਕਰਿਮੂਠਉਪਾਪਕ
ਰਤਨਹਪਰੀਦਇਆ॥੧॥ਮਹਾਬਿਕਾਰਘੋਰਦੁਖਸਾਗਰਤਿਸੁਮਹਿਪ੍ਰਾਣੀਗਲਤੁਪ
ਇਆ॥ਸਰਨਿਪਰੇਨਾਨਕਸੁਆਮੀਕੀਬਾਹਪਕਰਿਪ੍ਰਭਿਕਾਢਿਲਇਆ॥੨॥੨੪॥
੧੧੦॥ਬਿਲਾਵਲੁਮਹਲਾ ੫ ॥ਆਪਨਾਪ੍ਰਭੁਆਇਆਚੀਤਿ॥ਦੁਸਮਨਦੁ
ਸਟਰਹੇਝਖਮਾਰਤਕੁਸਲੁਭਇਆਮੇਰੇਭਾਈਮੀਤ॥੧॥ਰਹਾਉ॥ਗਈਬਿਆਧਿਉ
ਪਾਧਿਸਭਨਾਸੀਅੰਗੀਕਾਰੁਕੀਓਕਰਤਾਰਿ॥ਸਾਂਤਿਸੂਖਅਰੁਅਨਦਘਨੇਰੇਪ੍ਰੀਤਮਨਾਮੁ
ਰਿਦੈਉਰਹਾਰਿ॥੧॥ਜੀਉਪਿੰਡੁਧਨੁਰਾਸਿਪ੍ਰਭਤੇਰੀਤੂੰਸਮਰਥੁਸੁਆਮੀਮੇਰਾ॥ਦਾਸਅ
ਪੁਨੇਕਉਰਾਖਨਹਾਰਾਨਾਨਕਦਾਸਸਦਾਹੈਚੇਰਾ॥੨॥੨੫॥੧੧੧॥ਬਿਲਾਵਲੁਮਹਲਾ ੫
॥ਗੋਬਿਦੁਸਿਮਰਿਹੋਆਕਲਿਆਣੁ॥ਮਿਟੀਉਪਾਧਿਭਇਆਸੁਖੁਸਾਚਾਅੰਤ
ਰਜਾਮੀਸਿਮਰਿਆਜਾਣੁ॥੧॥ਰਹਾਉ॥ਜਿਸਕੇਜੀਅਤਿਨਿਕੀਏਸੁਖਾਲੇਭਗਤਜ
ਨਾਕਉਸਾਚਾਤਾਣੁ॥ਦਾਸਅਪੁਨੇਕੀਆਪੇਰਾਖੀਭੈਭੰਜਨਊਪਰਿਕਰਤੇਮਾਣੁ॥੧॥ਭ
ਈਮਿਤ੍ਰਾਈਮਿਟੀਬੁਰਾਈਦ੍ਰੁਸਟਦੂਤਹਰਿਕਾਢੇਛਾਣਿ॥ਸੂਖਸਹਜਆਨੰਦਘਨੇਰੇ
ਨਾਨਕਜੀਵੈਹਰਿਗੁਣਹਵਖਾਣਿ॥੨॥੨੬॥੧੧੨॥ਬਿਲਾਵਲੁਮਹਲਾ ੫
॥ਪਾਰਬ੍ਰਹਮਪ੍ਰਭਭਏਕ੍ਰਿਪਾਲ॥ਕਾਰਜਸਗਲਸਵਾਰੇਸਤਿਗੁਰਜਪਿਜਪਿਸਾਧੂਭ
ਏਨਿਹਾਲ॥੧॥ਰਹਾਉ॥ਅੰਗੀਕਾਰੁਕੀਆਪ੍ਰਭਿਅਪਨੈਦੋਖੀਸਗਲੇਭਏਰਵਾਲ॥

ਕੰਠਿਲਾਇਰਾਖੇਜਨਅਪਨੇਉਧਰਿਲੀਏਲਾਇਅਪਨੈਪਾਲ॥੧॥ਸਹੀਸਲਾਮਤਿ
ਮਿਲਿਘਰਿਆਏਨਿੰਦਕਕੇਮੁਖਹੋਏਕਾਲ॥ਕਹੁਨਾਨਕਮੇਰਾਸਤਿਗੁਰੁਪੂਰਾਗੁਰਪ੍ਰਸਾ
ਦਿਪ੍ਰਭਭਏਨਿਹਾਲ॥੨॥੨੭॥੧੧੩॥ਬਿਲਾਵਲੁਮਹਲਾ ੫ ॥ਮੂਲਾਲਨ
ਸਿਉਪ੍ਰੀਤਿਬਨੀ॥੧॥ਰਹਾਉ॥ਤੋਰੀਨਤੂਟੈਛੋਰੀਨਛੂਟੈਐਸੀਮਾਧੋਖਿੰਚਤਨੀ॥੧॥ਦਿ
ਨਸੁਰੈਨਿਮਨਮਾਹਿਬਸਤੁਹੈਤੂਕਰਿਕਿਰਪਾਪ੍ਰਭਅਪਨੀ॥੨॥ਬਲਿਬਲਿਜਾਉਸਿਆ
ਮਸੁੰਦਰਕਉਅਕਥਕਥਾਜਾਕੀਬਾਤਸੁਨੀ॥੩॥ਜਨਨਾਨਕਦਾਸਨਦਾਸੁਕਹੀਅਤਹੈਮੋ
ਹਿਕਰਹੁਕ੍ਰਿਪਾਠਾਕੁਰਅਪਨੀ॥੪॥੨੮॥੧੧੪॥ਬਿਲਾਵਲੁਮਹਲਾ ੫ ॥
ਹਰਿਕੇਚਰਨਜਪਿਜਾਂਉਕੁਰਬਾਨੁ॥ਗੁਰੁਮੇਰਾਪਾਰਬ੍ਰਹਮਪਰਮੇਸੁਰੁਤਾਕਾਹਿਰਦੈਧਰਿਮਨ
ਧਿਆਨੁ॥੧॥ਰਹਾਉ॥ਸਿਮਰਿਸਿਮਰਿਸਿਮਰਿਸੁਖਦਾਤਾਜਾਕਾਕੀਆਸਗਲਜਹਾਨੁ॥
ਰਸਨਾਰਵਹੁਏਕੁਨਾਰਾਇਣੁਸਾਚੀਦਰਗਹਪਾਵਹੁਮਾਨੁ॥੧॥ਸਾਧੂਸੰਗੁਪਰਾਪਤਿਜਾ
ਕਉਤਿਨਹੀਪਾਇਆਏਹੁਨਿਧਾਨੁ॥ਗਾਵਉਗੁਣਕੀਰਤਨੁਨਿਤਸੁਆਮੀਕਰਿਕਿਰਪ
ਨਾਨਕਦੀਜੈਦਾਨੁ॥੨॥੨੯॥੧੧੫॥ਬਿਲਾਵਲੁਮਹਲਾ ੫ ॥ਰਾਖਿਲੀਏਸ
ਤਿਗੁਰਕੀਸਰਣ॥ਜੈਜੈਕਾਰੁਹੋਆਜਗਅੰਤਰਿਪਾਰਬ੍ਰਹਮੁਮੇਰੋਤਾਰਣਤਰਣ॥੧॥
ਰਹਾਉ॥ਬਿਸ੍ਵੰਭਰਪੂਰਨਸੁਖਦਾਤਾਸਗਲਸਮਗ੍ਰੀਪੋਖਣਭਰਣ॥ਥਾਨਥਨੰਤਰਿਸਰ
ਬਨਿਰੰਤਰਿਬਲਿਬਲਿਜਾਂਈਹਰਿਕੇਚਰਣ॥੧॥ਜੀਅਜੁਗਤਿਵਸਿਮੇਰੇਸੁਆਮੀ
ਸਰਬਸਿਧਿਤੁਮਕਾਰਣਕਰਣ॥ਆਦਿਜੁਗਾਦਿਪ੍ਰਭੁਰਖਦਾਆਇਆਹਰਿਸਿਮਰਤ
ਨਾਨਕਨਹੀਡਰਣ॥੨॥੩੦॥੧੧੬॥

ੴਸਤਿਗੁਰਪ੍ਰਸਾਦਿ॥

ਰਾਗੁਬਿਲਾਵਲੁਮਹਲਾ ੫ ਦੁਪਦੇ॥ ਘਰੁ ੮

ਮੈਨਾਹੀਪ੍ਰਭਸਭੁਕਿਛੁਤੇਰਾ॥ਈਘੈਨਿਰਗੁਨਊਘੈਸਰਗੁਨਕੇਲਕਰਤਬਿਚਿਸੁਆਮੀ
ਮੇਰਾ॥੧॥ਰਹਾਉ॥ਨਗਰਮਹਿਆਪਿਬਾਹਰਿਫੁਨਿਆਪਨਪ੍ਰਭਮੇਰੇਕੋਸਗਲਬਸੇਰਾ
॥ਆਪੇਹੀਰਾਜਨੁਆਪੇਹੀਰਾਇਆਕਹਕਹਠਾਕੁਰੁਕਹਕਹਚੇਰਾ॥੧॥ਕਾਕਉਦੁਰਾਉ
ਕਾਸਿਉਬਲਬੰਚਾਜਹਜਹਪੇਖਉਤਹਤਹਨੇਰਾ॥ਸਾਧਮੂਰਤਿਗੁਰੁਭੇਟਿਓਨਾਨਕ
ਮਿਲਿਸਾਗਰਬੂੰਦਨਹੀਅਨਹੇਰਾ॥੨॥੧॥੧੧੭॥ਬਿਲਾਵਲੁਮਹਲਾ ੫ ॥

ਤੁਮਸਮਰਥਕਾਰਨਕਰਨ॥ਢਾਕਨਢਾਕਿਗੋਬਿਦਗੁਰਮੇਰੇਮੋਹਿਅਪਰਾਧੀਸਰਨਾ
੧॥ਰਹਾਉ॥ਜੋਜੋਕੀਨੋਸੋਤੁਮਜਾਨਿਓਪੇਖਿਓਠਉਰਨਾਹੀਕਛੁਢੀਠਮੁਕਰਨ॥ਬਡਪਰ
ਤਾਪੁਸੁਨਿਓਪ੍ਰਭਤੁਮਰੋਕੋਟਿਅਘਾਤੇਰੋਨਾਮਹਰਨ॥੧॥ਹਮਰੋਸਹਾਉਸਦਾਸਦਭੂਲਨ
ਤੁਮਰੋਬਿਰਦੁਪਤਿਤਉਧਰਨ॥ਕਰੁਣਾਮੈਕਿਰਪਾਲਕ੍ਰਿਪਾਨਿਧਿਜੀਵਨਪਦਨਾਨਕਹ
ਰਿਦਰਸਨ॥੨॥੨॥੧੧੮॥ਬਿਲਾਵਲੁਮਹਲਾ ੫ ॥ਐਸੀਕਿਰਪਾਮੋਹਿਕਰ
ਹੁ॥ਸੰਤਹਚਰਣਹਮਾਰੋਮਾਥਾਨੈਨਦਰਸੁਤਨਿਧੂਰਿਪਰਹੁ॥੧॥ਰਹਾਉ॥ਗੁਰਕੋਸਬਦੁ
ਮੇਰੈਹੀਅਰੈਬਾਸੈਹਰਿਨਾਮਾਮਨਸੰਗਿਧਰਹੁ॥ਤਸਕਰਪੰਚਨਿਵਾਰਹੁਠਾਕੁਰਸਗਲੋ
ਭਰਮਾਹੋਮਿਜਰਹੁ॥੧॥ਜੋਤੁਮਕਰਹੁਸੋਈਭਲਮਾਨੈਭਾਵਨੁਦੁਬਿਧਾਦੂਰਿਟਰਹੁ॥ਨਾ
ਨਕਕੇਪ੍ਰਭਤੁਮਹੀਦਾਤੇਸੰਤਸੰਗਿਲੇਮੋਹਿਉਧਰਹੁ॥੨॥੩॥੧੧੯॥ਬਿਲਾਵਲੁਮਹ
ਲਾ ੫ ॥ਐਸੀਦੀਖਿਆਜਨਸਿਉਮੰਗਾ॥ਤੁਮਰੋਧਿਆਨੁਤੁਮਾਰੋਰੰਗਾ॥ਤੁਮ
ਰੀਸੇਵਾਤੁਮਾਰੇਅੰਗਾ॥੧॥ਰਹਾਉ॥ਜਨਕੀਟਹਲਸੰਭਾਖਨੁਜਨਸਿਉਊਠਨੁਬੈਠਨੁਜ
ਨਕੈਸੰਗਾ॥ਜਨਚਰਰਜਮੁਖਿਮਾਥੈਲਾਗੀਆਸਾਪੂਰਨਅਨੰਤਤਰੰਗਾ॥੧॥ਜਨਪਾਰ
ਬ੍ਰਹਮਜਾਕੀਨਿਰਮਲਮਹਿਮਾਜਨਕੇਚਰਨਤੀਰਥਕੋਟਿਗੰਗਾ॥ਜਨਕੀਧੂਰਿਕੀਓਮ
ਜਨੁਨਾਨਕਜਨਮਜਨਮਕੇਹਰੇਕਲੰਗਾ॥੨॥੪॥੧੨੦॥ਬਿਲਾਵਲੁਮਹਲਾ ੫
॥ਜਿਉਭਾਵੈਤਿਉਮੋਹਿਪ੍ਰਤਿਪਾਲ॥ਪਾਰਬ੍ਰਹਮਪਰਮੇਸਰਸਤਿਗੁਰਹਮਬਾਰਿਕ
ਤੁਮਪਿਤਾਕਿਰਪਾਲ॥੧॥ਰਹਾਉ॥ਮੋਹਿਨਿਰਗੁਣਗੁਣੁਨਾਹੀਕੋਈਪਹੁਚਿਨਸਾਕਉ
ਤੁਮਰੀਘਾਲ॥ਤੁਮਰੀਗਤਿਮਿਤਿਤੁਮਹੀਜਾਨਹੁਜੀਉਪਿੰਡੁਸਭੁਤੁਮਰੋਮਾਲੁ॥੧॥
ਅੰਤਰਜਾਮੀਪੁਰਖਸੁਆਮੀਅਨਬੋਲਤਹੀਜਾਨਹੁਹਾਲ॥ਤਨੁਮਨੁਸੀਤਲੁਹੋਇਹਮ
ਰੋਨਾਨਕਪ੍ਰਭਜੀਉਨਦਰਿਨਿਹਾਲ॥੨॥੫॥੧੨੧॥ਬਿਲਾਵਲੁਮਹਲਾ ੫
॥ਰਾਖੁਸਦਾਪ੍ਰਭਅਪਨੈਸਾਥ॥ਤੂਹਮਰੋਪ੍ਰੀਤਮੁਮਨਮੋਹਨੁਤੁਝਬਿਨੁਜੀਵਨੁਸਗਲਅ
ਕਾਥ॥੧॥ਰਹਾਉ॥ਰੰਕਤੇਰਾਉਕਰਤਖਿਨਭੀਤਰਿਪ੍ਰਭੁਮੇਰੋਅਨਾਥਕੋਨਾਥ॥ਜਲਤ
ਅਗਨਿਮਹਿਜਨਆਪਿਉਧਾਰੇਕਰਿਅਪੁਨੇਦੇਰਾਖੇਹਾਥ॥੧॥ਸੀਤਲਸੁਖੁਪਾਇਓ
ਮਨਤ੍ਰਿਪਤੇਹਰਿਸਿਮਰਤਸ੍ਰਮਸਗਲੇਲਾਥ॥ਨਿਧਿਨਿਧਾਨਨਾਨਕਹਰਿਸੇਵਾਅਵ

ਰਸਿਆਨਪਸਗਲਅਕਾਥ॥੨॥੬॥੧੨੨॥ਬਿਲਾਵਲੁਮਹਲਾ ੫ ॥ਅਪੁ
ਨੇਸੇਵਕਕਉਕਬਹੁਨਬਿਸਾਰਹੁ॥ਉਰਿਲਾਗਹੁਸੁਆਮੀਪ੍ਰਭਮੇਰੇਪੂਰਬਪ੍ਰੀਤਿਗੋਬਿ
ਦਬੀਚਾਰਹੁ॥੧॥ਰਹਾਉ॥ਪਤਿਤਪਾਵਨਪ੍ਰਭਬਿਰਦੁਤੁਮਾਰੋਹਮਰੇਦੋਖਰਿਦੈਮਤਧਾ
ਰਹੁ॥ਜੀਵਨਪ੍ਰਾਨਹਰਿਧਨੁਸੁਖੁਤੁਮਹੀਹਉਮੈਪਟਲੁਕ੍ਰਿਪਾਕਰਿਜਾਰਹੁ॥੧॥ਜਲ
ਬਿਹੂਨਮੀਨਕਤਜੀਵਨਦੂਧਬਿਨਾਰਹਨੁਕਤਬਾਰੋ॥ਜਨਨਾਨਕਪਿਆਸਚਰਨਕਮ
ਲਨਕੀਪੇਖਿਦਰਸੁਸੁਆਮੀਸੁਖਸਾਰੋ॥੨॥੭॥੧੨੩॥ਬਿਲਾਵਲੁਮਹਲਾ ੫
॥ਆਗੈਪਾਛੈਕੁਸਲੁਭਇਆ॥ਗੁਰਿਪੂਰੈਪੂਰੀਸਭਰਾਖੀਪਾਰਬ੍ਰਹਮਿਪ੍ਰਭਿ
ਕੀਨੀਮਇਆ॥੧॥ਰਹਾਉ॥ਮਨਿਤਨਿਰਵਿਰਹਿਆਹਰਿਪ੍ਰੀਤਮੁਦੂਖਦਰਦਸਗ
ਲਾਮਿਟਿਗਇਆ॥ਸਾਂਤਿਸਹਜਆਨਦਗੁਣਗਾਏਦੂਤਦੁਸਟਸਭਿਹੋਏਖਇਆ
॥੧॥ਗੁਨੁਅਵਗੁਨੁਪ੍ਰਭਿਕਛੁਨਬੀਚਾਰਿਓਕਰਿਕਿਰਪਾਅਪੁਨਾਕਰਿਲਇਆ॥
ਅਤੁਲਬਡਾਈਅਚੁਤਅਬਿਨਾਸੀਨਾਨਕੁਉਚਰੈਹਰਿਕੀਜਇਆ॥੨॥੮॥
੧੨੪॥ਬਿਲਾਵਲੁਮਹਲਾ ੫ ॥ਬਿਨੁਭੈਭਗਤੀਤਰਨੁਕੈਸੇ॥ਕਰਹੁਅਨु
ਗ੍ਰਹੁਪਤਿਤਉਧਾਰਨਰਾਖੁਸੁਆਮੀਆਪਭਰੋਸੇ॥੧॥ਰਹਾਉ॥ਸਿਮਰਨੁਨਹੀਆਵ
ਤਫਿਰਤਮਦਮਾਵਤਬਿਖਿਆਰਾਤਾਸੁਆਨਜੈਸੇ॥ਅਉਧਬਿਹਾਵਤਅਧਿਕਮੋ
ਹਾਵਤਪਾਪਕਮਾਵਤਬੁਡੇਐਸੇ॥੧॥ਸਰਨਿਦੁਖਭੰਜਨਪੁਰਖਨਿਰੰਜਨਸਾਧੂਸੰ
ਗਤਿਰਵਣੁਜੈਸੇ॥ਕੇਸਵਕਲੇਸਨਾਸਅਘਖੰਡਨਨਾਨਕਜੀਵਤਦਰਸਦਿਸੇ॥
੨॥੯॥੧੨੫॥
ਰਾਗੁਬਿਲਾਵਲੁਮਹਲਾ ੫ ਦੁਪਦੇ॥ ਘਰੁ ੯ ੴਸਤਿਗੁਰਪ੍ਰਸਾਦਿ॥
ਆਪਹਿਮੇਲਿਲਏ॥ਜਬਤੇਸਰਨਿਤੁਮਾਰੀਆਏਤਬਤੇਦੋਖਗਏ॥੧॥ਰਹਾਉ॥
ਤਜਿਅਭਿਮਾਨੁਅਰੁਚਿੰਤਬਿਰਾਨੀਸਾਧਹਸਰਨਪਏ॥ਜਪਿਜਪਿਨਾਮੁਤੁਮਾਰੋ
ਪ੍ਰੀਤਮਤਨਤੇਰੋਗਖਏ॥੧॥ਮਹਾਮੁਗਧਅਜਾਨਅਗਿਆਨੀਰਾਖੇਧਾਰਿਦਏ॥ਕ
ਹੁਨਾਨਕਗੁਰੁਪੂਰਾਭੇਟਿਓਆਵਨਜਾਨਰਹੇ॥੨॥੧॥੧੨੬॥ਬਿਲਾਵਲੁਮਹਲਾ
੫ ॥ਜੀਵਉਨਾਮੁਸੁਨੀ॥ਜਉਸੁਪ੍ਰਸੰਨਭਏਗੁਰਪੂਰੇਤਬਮੇਰੀਆਸਪੁਨੀ

॥੧॥ਰਹਾਉ॥ਪਰਿਗਈਬਾਧੀਮਨਿਧੀਰਾਮੋਹਿਓਅਨਦਧੁਨੀ॥ਉਪਜਿਓਚਾਉਮਿਲਨਪ੍ਰਭ
ਪ੍ਰੀਤਮਰਹਨੁਨਜਾਈਖਿਨੀ॥੧॥ਅਨਿਕਭਗਤਅਨਿਕਜਨਤਾਰੇਸਿਮਰਹਿਅਨਿਕਮੁਨੀ॥
ਅੰਧੁਲੇਟਿਕਨਿਰਧਨਧਨੁਪਾਇਓਪ੍ਰਭਨਾਨਕਅਨਿਕਗੁਨੀ॥੨॥੨॥੧੨੭॥

ਰਾਗੁਬਿਲਾਵਲੁਮਹਲਾ ੫ ਪੜਤਾਲ॥ ਘਰੁ ੧੩ ੴ ਸਤਿਗੁਰਪ੍ਰਸਾਦਿ॥
ਮੋਹਨਨੀਦਨਆਵੈਹਾਵੈਹਾਰਕਜਰਬਸਤ੍ਰਅਭਰਨਕੀਨੇ॥ਉਡੀਨੀਉਡੀਨੀਉਡੀਨੀ॥ਕ
ਬਘਰਿਆਵੈਰੀ॥੧॥ਰਹਾਉ॥ਸਰਨਿਸੁਹਾਗਨਿਚਰਨਸੀਸੁਧਰਿ॥ਲਾਲਨੁਮੋਹਿਮਿਲਾ
ਵਹੁ॥ਕਬਘਰਿਆਵੈਰੀ॥੧॥ਸੁਨਹੁਸਹੇਰੀਮਿਲਨਬਾਤਕਹਉਸਗਰੋਅਹੰਮਿਟਾਵਹੁ
ਤਉਘਰਹੀਲਾਲਨੁਪਾਵਹੁ॥ਤਬਰਸਮੰਗਲਗੁਨਗਾਵਹੁ॥ਆਨਦਰੂਪਧਿਆਵ
ਹੁ॥ਨਾਨਕੁਦੁਆਰੈਆਇਓ॥ਤਉਮੈਲਾਲਨੁਪਾਇਓਰੀ॥੨॥ਮੋਹਨਰੂਪੁਦਿਖਾਵੈ॥
ਅਬਮੋਹਿਨੀਦਸੁਹਾਵੈ॥ਸਭਮੇਰੀਤਿਖਾਬੁਝਾਨੀ॥ਅਬਮੈਸਹਜਿਸਮਾਨੀ॥ਮੀਠੀਪਿ
ਰਹਿਕਹਾਨੀ॥ਮੋਹਨੁਲਾਲਨੁਪਾਇਓਰੀ॥ਰਹਾਉਦੂਜਾ॥੧॥੧੨੮॥ਬਿਲਾਵਲੁਮਹ
ਲਾ ੫ ॥ਮੋਰੀਅਹੰਜਾਇਦਰਸਨਪਾਵਤਹੇ॥ਰਾਚਹੁਨਾਥਹੀਸਹਾਈਸੰਤਨਾ
॥ਅਬਚਰਨਗਹੇ॥੧॥ਰਹਾਉ॥ਆਹੇਮਨਅਵਰੁਨਭਾਵੈਚਰਨਾਵੈਚਰਨਾਵੈਉਲ
ਝਿਓਅਲਿਮਕਰੰਦਕਮਲਜਿਉ॥ਅਨਰਸਨਹੀਚਾਹੈਏਕੈਹਰਿਲਾਹੈ॥੧॥ਅਨਤੇ
ਟੂਟੀਐਰਿਖਤੇਛੂਟੀਐ॥ਮਨਹਰਿਰਸਘੂਟੀਐਸੰਗਿਸਾਧੂਉਲਟੀਐ॥ਅਨਨਾ
ਹੀਨਾਹੀਰੇ॥ਨਾਨਕਪ੍ਰੀਤਿਚਰਨਚਰਨਹੇ॥੨॥੨॥੧੨੯॥੧੪੬॥

ਰਾਗੁਬਿਲਾਵਲੁਮਹਲਾ ੯ ਦੁਪਦੇ॥ ੴ ਸਤਿਗੁਰਪ੍ਰਸਾਦਿ॥
ਦੁਖਹਰਤਾਹਰਿਨਾਮੁਪਛਾਨੋ॥ਅਜਾਮਲੁਗਨਕਾਜਿਹਸਿਮਰਤਮੁਕਤਭਏਜੀਅਜਾ
ਨੋ॥੧॥ਰਹਾਉ॥ਗਜਕੀਤ੍ਰਾਸਮਿਟੀਛਿਨਹੂਮਹਿਜਬਹੀਰਾਮੁਬਖਾਨੋ॥ਨਾਰਦਕਹਤ
ਸੁਨਤਧ੍ਰੂਅਬਾਰਿਕਭਜਨਮਾਹਿਲਪਟਾਨੋ॥੧॥ਅਚਲਅਮਰਨਿਰਭੈਪਦੁਪਾਇਓ
ਜਗਤਜਾਹਿਹੈਰਾਨੋ॥ਨਾਨਕਕਹਤਭਗਤਰਛਕਹਰਿਨਿਕਟਿਤਾਹਿਤੁਮਮਾਨੋ॥੨॥੧॥
ਬਿਲਾਵਲੁਮਹਲਾ ੯ ॥ਹਰਿਕੇਨਾਮਬਿਨਾਦੁਖੁਪਾਵੈ॥ਭਗਤਿਬਿਨਾਸ

ਹਸਾਨਹਚੂਕੈਗੁਰੁਇਹੁਭੇਦੁਬਤਾਵੈ॥੧॥ਰਹਾਉ॥ਕਹਾਭਇਓਤੀਰਥਬ੍ਰਤਕੀਏਰਾਮਸਰਨਿ
ਨਹੀਆਵੈ॥ਜੋਗਜਗਨਿਹਫਲਤਿਹਮਾਨਉਜੋਪ੍ਰਭਜਸੁਬਿਸਰਾਵੈ॥੧॥ਮਾਨਮੋਹਦੋਨੋਕ
ਉਪਰਹਰਿਗੋਬਿੰਦਕੇਗੁਨਗਾਵੈ॥ਕਹੁਨਾਨਕਇਹਬਿਧਿਕੋਪ੍ਰਾਨੀਜੀਵਨਮੁਕਤਿਕਹਾਵੈ
॥੨॥੨॥ਬਿਲਾਵਲੁਮਹਲਾ ੯ ॥ਜਾਮੈਭਜਨੁਰਾਮਕੋਨਾਹੀ॥ਤਿਹਨਰਜਨਮੁਅ
ਕਾਰਥੁਖੋਇਆਯਹਰਾਖਹੁਮਨਮਾਹੀ॥੧॥ਰਹਾਉ॥ਤੀਰਥਕਰੈਬ੍ਰਤਫੁਨਿਰਾਖੈਨਹਮਨੂ
ਆਬਸਿਜਾਕੋ॥ਨਿਹਫਲਧਰਮੁਤਾਹਿਤੁਮਮਾਨੋਸਾਚੁਕਹਤਮੈਯਾਕਉ॥੧॥ਜੈਸੇਪਾਹ
ਨੁਜਲਮਹਿਰਾਖਿਓਭੇਦੈਨਾਹਿਤਿਹਿਪਾਨੀ॥ਤੈਸੇਹੀਤੁਮਤਾਹਿਪਛਾਨੋਭਗਤਿਹੀਨਜੋ
ਪ੍ਰਾਨੀ॥੨॥ਕਲਮੈਮੁਕਤਿਨਾਮਤੇਪਾਵਤਗੁਰੁਯਹਭੇਦੁਬਤਾਵੈ॥ਕਹੁਨਾਨਕਸੋਈਨ
ਰੁਗਰੂਆਜੋਪ੍ਰਭਕੇਗੁਨਗਾਵੈ॥੩॥੩॥

ਬਿਲਾਵਲੁਅਸਟਪਦੀਆਮਹਲਾ ੧ ਘਰੁ ੧੦ ੴ ਸਤਿਗੁਰਪ੍ਰਸਾਦਿ॥
ਨਿਕਟਿਵਸੈਦੇਖੈਸਭੁਸੋਈ॥ਗੁਰਮੁਖਿਵਿਰਲਾਬੂਝੈਕੋਈ॥ਵਿਣੁਭੈਪਇਐਭਗਤਿਨ
ਹੋਈ॥ਸਬਦਿਰਤੇਸਦਾਸੁਖੁਹੋਈ॥੧॥ਐਸਾਗਿਆਨੁਪਦਾਰਥੁਨਾਮੁ॥ਗੁਰਮੁਖਿਪਾਵਸਿ
ਰਸਿਰਸਿਮਾਨੁ॥੧॥ਰਹਾਉ॥ਗਿਆਨੁਗਿਆਨੁਕਥੈਸਭੁਕੋਈ॥ਕਥਿਕਥਿਬਾਦੁਕਰੇਦੁਖੁ
ਹੋਈ॥ਕਥਿਕਹਣੈਤੇਰਹੈਨਕੋਈ॥ਬਿਨੁਰਸਰਾਤੇਮੁਕਤਿਨਹੋਈ॥੨॥ਗਿਆਨੁਧਿਆ
ਨੁਸਭੁਗੁਰਤੇਹੋਈ॥ਸਾਚੀਰਹਤਸਾਚਾਮਨਿਸੋਈ॥ਮਨਮੁਖਕਥਨੀਹੈਪਰੁਰਹਤਨਹੋਈ
ਨਾਵਹੁਭੂਲੇਥਾਉਨਕੋਈ॥੩॥ਮਨੁਮਾਇਆਬੰਧਿਓਸਰਜਾਲਿ॥ਘਟਿਘਟਿਬਿਆ
ਪਿਰਹਿਓਬਿਖੁਨਾਲਿ॥ਜੋਆਂਜੈਸੋਦੀਸੈਕਾਲਿ॥ਕਾਰਜੁਸੀਧੋਰਿਦੈਸਮ੍ਹਾਲਿ॥੪॥
ਸੋਗਿਆਨੀਜਿਨਿਸਬਦਿਲਿਵਲਾਈ॥ਮਨਮੁਖਿਹਉਮੈਪਤਿਗਵਾਈ॥ਆਪੇਕਰਤੈਭ
ਗਤਿਕਰਾਈ॥ਗੁਰਮੁਖਿਆਪੇਦੇਵਡਿਆਈ॥੫॥ਰੈਣਿਅੰਧਾਰੀਨਿਰਮਲਜੋਤਿ॥ਨਾ
ਮਬਿਨਾਝੂਠੇਕੁਚਲਕਛੋਤਿ॥ਬੇਦੁਪੁਕਾਰੈਭਗਤਿਸਰੋਤਿ॥ਸੁਣਿਸੁਣਿਮਾਨੈਵੇਖੈਜੋਤਿ
॥੬॥ਸਾਸਤ੍ਰਸਿਮ੍ਰਿਤਨਾਮੁਦ੍ਰਿੜਾਮੰ॥ਗੁਰਮੁਖਿਸਾਂਤਿਊਤਮਕਰਾਮੰ॥ਮਨਮੁਖਿਜੋਨੀ
ਦੂਖਸਹਾਮੰ॥ਬੰਧਨਤੂਟੇਇਕੁਨਾਮੁਵਸਾਮੰ॥੭॥ਮੰਨੇਨਾਮੁਸਚੀਪਤਿਪੂਜਾ॥ਕਿਸੁਵੇ
ਖਾਨਾਹੀਕੋਦੂਜਾ॥ਦੇਖਿਕਹਉਭਾਵੈਮਨਿਸੋਇ॥ਨਾਨਕੁਕਹੈਅਵਰੁਨਹੀਕੋਇ॥੮॥੧॥

ਬਿਲਾਵਲੁਮਹਲਾ੧ ॥ਮਨਕਾਕਹਿਆਮਨਸਾਕਰੈ॥ਇਹੁਮਨੁਪੁੰਨੁਪਾਪੁਉਚ
ਰੈ॥ਮਾਇਆਮਦਿਮਾਤੇਤ੍ਰਿਪਤਿਨਆਵੈ॥ਤ੍ਰਿਪਤਿਮੁਕਤਿਮਨਿਸਾਚਾਭਾਵੈ॥੧॥ਤਨੁਧਨੁ
ਕਲਤੁਸਭੁਦੇਖੁਅਭਿਮਾਨਾ॥ਬਿਨੁਨਾਵੈਕਿਛੁਸੰਗਿਨਜਾਨਾ॥੧॥ਰਹਾਉ॥ਕੀਚਹਿਰਸ
ਭੋਗਖੁਸੀਆਮਨਕੇਰੀ॥ਧਨੁਲੋਕਾਂਤਨੁਭਸਮੈਢੇਰੀ॥ਖਾਕੂਖਾਕੁਰਲੈਸਭੁਫੈਲੁ॥ਬਿਨੁ
ਸਬਦੈਨਹੀਉਤਰੈਮੈਲੁ॥੨॥ਗੀਤਰਾਗਘਨਤਾਲਸਿਕੂਰੇ॥ਤ੍ਰਿਹੁਗੁਣਉਪਜੈਬਿਨਸੈਦੂ
ਰੇ॥ਦੂਜੀਦੁਰਮਤਿਦਰਦੁਨਜਾਇ॥ਛੂਟੈਗੁਰਮੁਖਿਦਾਰੂਗੁਣਗਾਇ॥੩॥ਧੋਤੀਊਜਲ
ਤਿਲਕੁਗਲਿਮਾਲਾ॥ਅੰਤਰਿਕ੍ਰੋਧੁਪੜਹਿਨਾਟਸਾਲਾ॥ਨਾਮੁਵਿਸਾਰਿਮਾਇਆ
ਮਦੁਪੀਆ॥ਬਿਨੁਗੁਰਭਗਤਿਨਾਹੀਸੁਖੁਥੀਆ॥੪॥ਸੂਕਰਸੁਆਨਗਰਧਭਮੰਜਾਰਾ
ਪਸੂਮਲੇਛਨੀਚਚੰਡਾਲਾ॥ਗੁਰਤੇਮੁਹੁਫੇਰੇਤਿਨਜੋਨਿਭਵਾਈਐ॥ਬੰਧਨਿਬਾਧਿ
ਆਆਈਐਜਾਈਐ॥੫॥ਗੁਰਸੇਵਾਤੇਲਹੈਪਦਾਰਥੁ॥ਹਿਰਦੈਨਾਮੁਸਦਾਕਿਰਤਾਰ
ਥੁ॥ਸਾਚੀਦਰਗਹਪੂਛਨਹੋਇ॥ਮਾਨੈਹੁਕਮੁਸੀਝੈਦਰਿਸੋਇ॥੬॥ਸਤਿਗੁਰੁਮਿਲੈ
ਤਿਸਕਉਜਾਣੈ॥ਰਹੈਰਜਾਈਹੁਕਮੁਪਛਾਣੈ॥ਹੁਕਮੁਪਛਾਣਿਸਚੈਦਰਿਵਾਸੁ॥ਕਾਲ
ਬਿਕਾਲਸਬਦਿਭਇਆਨਾਸੁ॥੭॥ਰਹੈਅਤੀਤੁਜਾਣੈਸਭੁਤਿਸਕਾ॥ਤਨੁਮਨੁਅਰਪੈ
ਇਹੁਜਿਸਕਾ॥ਨਾਓਹੁਆਵੈਨਾਓਹੁਜਾਇ॥ਨਾਨਕਸਾਚੇਸਾਚਿਸਮਾਇ॥੮॥
॥

ਬਿਲਾਵਲੁਮਹਲਾ੩ ਅਸਟਪਦੀਆ ਘਰੁ੧੦ ੧ੴਸਤਿਗੁਰਪ੍ਰਸਾਦਿ॥
ਜਗੁਕਊਆਮੁਖਿਚੁੰਚਗਿਆਨੁ॥ਅੰਤਰਿਲੋਭੁਝੂਠੁਅਭਿਮਾਨੁ॥ਬਿਨੁਨਾਵੈਪਾਜੁ
ਲਹਗੁਨਿਦਾਨਿ॥੧॥ਸਤਿਗੁਰੁਸੇਵਿਨਾਮੁਵਸੈਮਨਿਚੀਤਿ॥ਗੁਰੁਭੇਟੇਹਰਿਨਾਮੁਚੇਤਾਵੈ
ਬਿਨੁਨਾਵੈਹੋਰਝੂਠੁਪਰੀਤਿ॥੧॥ਰਹਾਉ॥ਗੁਰਿਕਹਿਆਸਾਕਾਰਕਮਾਵਹੁ॥ਸਬਦੁਚੀ
ਨਿਸਹਜਘਰਿਆਵਹੁ॥ਸਾਚੈਨਾਇਵਡਾਈਪਾਵਹੁ॥ਆਪਿਨਬੂਝੈਲੋਕਬੁਝਾਵੈ
॥ਮਨਕਾਅੰਧਾਅੰਧੁਕਮਾਵੈ॥ਦਰੁਘਰੁਮਹਲੁਠਉਰੁਕੈਸੇਪਾਵੈ॥੩॥ਹਰਿਜੀਉਸੇ
ਵੀਐਅੰਤਰਜਾਮੀ॥ਘਟਘਟਅੰਤਰਿਜਿਸਕੀਜੋਤਿਸਮਾਨੀ॥ਤਿਸੁਨਾਲਿਕਿਆ
ਚਲੈਪਹਨਾਮੀ॥੪॥ਸਾਚਾਨਾਮੁਸਾਚੈਸਬਦਿਜਾਨੈ॥ਆਪੈਆਪੁਮਿਲੈਚੂਕੈਅਭਿਮਾ

ਨੈ॥ਗੁਰਮੁਖਿਨਾਮੁਸਦਾਸਦਾਵਖਾਨੈ॥੫॥ਸਤਿਗੁਰਿਸੇਵਿਐਦੂਜੀਦੁਰਮਤਿਜਾਈ॥ਅਉ ੪੨੪
ਗਣਕਾਟਿਪਾਪਾਮਤਿਖਾਈ॥ਕੰਚਨਕਾਇਆਜੋਤੀਜੋਤਿਸਮਾਈ॥੬॥ਸਤਿਗੁਰਿ
ਮਿਲਿਐਵਡੀਵਡਿਆਈ॥ਦੁਖੁਕਾਟੈਹਿਰਦੈਨਾਮੁਵਸਾਈ॥ਨਾਮਿਰਤੇਸਦਾਸੁਖੁ
ਪਾਈ॥੭॥ਗੁਰਮਤਿਮਾਨਿਆਕਰਣੀਸਾਰੁ॥ਗੁਰਮਤਿਮਾਨਿਆਮੋਖਦੁਆਰੁ॥
ਨਾਨਕਗੁਰਮਤਿਮਾਨਿਆਪਰਵਾਰੈਸਾਧਾਰੁ॥੮॥੧॥੩॥

ਬਿਲਾਵਲੁਮਹਲਾ੪ ਅਸਟਪਦੀਆ॥ ਘਰੁ੧੧ ੧ੴਸਤਿਗੁਰਪ੍ਰਸਾਦਿ॥
ਆਪੈਆਪੁਖਾਇਹਉਮੈਟੈਅਨਦਿਨੁਹਰਿਰਸਗੀਤਗਵਈਆ॥ਗੁਰਮੁਖਿਪਰਚੈ
ਕੰਚਨਕਾਇਆਨਿਰਭਉਜੋਤੀਜੋਤਿਮਿਲਈਆ॥੧॥ਮੈਹਰਿਹਰਿਨਾਮੁਅਧਾਰੁਰ
ਮਈਆ॥ਖਿਨੁਪਲੁਰਹਿਨਸਕਉਬਿਨੁਨਾਵੈਗੁਰਮੁਖਿਹਰਿਹਰਿਪਾਠਪੜਈਆ
॥੧॥ਰਹਾਉ॥ਏਕੁਗਿਰਹੁਦਸਦੁਆਰਹੈਜਾਕੇਅਹਿਨਿਸਿਤਸਕਰਪੰਚਚੋਰਲਗ
ਈਆ॥ਧਰਮੁਅਰਥੁਸਭੁਹਿਰਿਲੇਜਾਵਹਿਮਨਮੁਖਅੰਧੁਲੇਖਬਰਨਪਈਆ
॥੨॥ਕੰਚਨਕੋਟੁਬਹੁਮਾਣਕਿਭਰਿਆਜਾਗੇਗਿਆਨਤਤਿਲਿਵਲਈਆ॥ਤ
ਸਕਰਹੇਰੂਆਇਲੁਕਾਨੇਗੁਰਕੈਸਬਦਿਪਕੜਿਬੰਧਿਪਈਆ॥੩॥ਹਰਿਹਰਿਨਾ
ਮੁਪੋਤੁਬੋਹਿਥਾਖੇਵਟੁਸਬਦੁਗੁਰੁਪਾਰਿਲੰਘਈਆ॥ਜਮੁਜਾਗਾਤੀਨੇੜਿਨਆਵੈ
ਨਕੋਤਸਕਰੁਚੋਰੁਲਗਈਆ॥੪॥ਹਰਿਗੁਣਗਾਵੈਸਦਾਦਿਨੁਰਾਤੀਮੈਹਰਿਜਸੁ
ਕਹਤੇਅੰਤੁਨਲਹੀਆ॥ਗੁਰਮੁਖਿਮਨੂਆਇਕਤੁਘਰਿਆਵੈਮਿਲਉਗੋੁਪਾਲ
ਨੀਸਾਨੁਬਜਈਆ॥੫॥ਨੈਨੀਦੇਖਿਦਰਸੁਮਨੁਤ੍ਰਿਪਤੈਸ੍ਰਵਨਬਾਣੀਗੁਰਸਬਦੁਸੁ
ਣਈਆ॥ਸੁਨਿਮੁਨਿਆਤਮਦੇਵੁਹੈਭੀਨੈਰਸਿਰਸਿਰਾਮਗੋਪਾਲਰਵਈਆ॥੬॥
ਤ੍ਰੈਗੁਣਮਾਇਆਮੋਹਵਿਆਪੇਤੁਰੀਆਗੁਣੁਹੈਗੁਰਮੁਖਿਲਹੀਆ॥ਏਕਾਦ੍ਰਿਸ
ਟਿਸਭਸਮਕਰਿਜਾਣੈਨਦਰੀਆਵੈਸਭੁਬ੍ਰਹਮੁਪਸਰਈਆ॥੭॥ਰਾਮਨਾਮੁਹੈਜੋ
ਤਿਸਬਾਈਗੁਰਮੁਖਿਆਪੇਅਲਖੁਲਖਈਆ॥ਨਾਨਕਦੀਨਦਇਆਲਭਏਹੈ
ਭਗਤਿਭਾਇਹਰਿਨਾਮਿਸਮਈਆ॥੮॥੧॥੪॥ਬਿਲਾਵਲੁਮਹਲਾ੪
ਹਰਿਹਰਿਨਾਮੁਸੀਤਲਜਲੁਧਿਆਵਹੁਹਰਿਚੰਦਨਵਾਸੁਸੁਗੰਧਗੰਧਈਆ॥ਮਿ

ਮਿਲਿਸਤਸੰਗਤਿਪਰਮਪਦੁਪਾਇਆਮੈਹਿਰਡਪਲਾਸਸੰਗਿਹਰਿਬੁਹੀਆ॥੧॥ਜਪਿ
ਜਗੰਨਾਥਜਗਦੀਸਗੁਸਈਆ॥ਸਰਣਿਪਰੇਸੇਈਜਨਉਬਰੇਜਿਉਪ੍ਰਹਿਲਾਦਉਧ
ਰਿਸਮਈਆ॥੧॥ਰਹਾਉ॥ਭਾਰਅਠਾਰਹਮਹਿਚੰਦਨੁਊਤਮਚੰਦਨਨਿਕਟਿਸਭਚੰ
ਦਨੁਹੁਈਆ॥ਸਾਕਤਕੂੜੇਊਭਸੁਕਹੂਏਮਨਿਅਭਿਮਾਨੁਵਿਛੁੜਿਦੂਰਿਗਈਆ॥
੨॥ਹਰਿਗਤਿਮਿਤਿਕਰਤਾਆਪੇਜਾਣੈਸਭਬਿਧਿਹਰਿਹਰਿਆਪਿਬਨਈਆ॥
ਜਿਸੁਸਤਿਗੁਰੁਭੇਟੇਸੁਕੰਚਨੁਹੋਵੈਜੋਧੁਰਿਲਿਖਿਆਸੁਮਿਟੈਨਮਿਟਈਆ॥੩॥ਰ
ਤਨਪਦਾਰਥਗੁਰਮਤਿਪਾਵੈਸਾਗਰਭਗਤਿਭੰਡਾਰਖੁਲ੍ਹਈਆ॥ਗੁਰਚਰਣੀਇਕ
ਸਰਧਾਉਪਜੀਮੈਹਰਿਗੁਣਕਹਤੇਤ੍ਰਿਪਤਿਨਭਈਆ॥੪॥ਪਰਮਬੈਰਾਗੁਨਿਤਿ
ਤਹਰਿਧਿਆਏਮੈਹਰਿਗੁਣਕਹਤੇਭਾਵਨੀਕਹੀਆ॥ਬਾਰਬਾਰਖਿਨੁਖਿਨੁਪਲੁਕਹੀ
ਐਹਰਿਪਾਰੁਨਪਾਵੈਪਰੈਪਰਈਆ॥੫॥ਸਾਸਤਬੇਦਪੁਰਾਣਪੁਕਾਰਹਿਧਰਮੁਕਰਹੁ
ਖਟੁਕਰਮਦ੍ਰਿੜਈਆ॥ਮਨਮੁਖਪਾਖੰਡਿਭਰਮਿਵਿਗੂਤੇਲੋਭਲਹਰਿਨਾਵਭਾਰਿਬੁ
ਡਈਆ॥੬॥ਨਾਮੁਜਪਹੁਨਾਮੇਗਤਿਪਾਵਹੁਸਿੰਮ੍ਰਿਤਿਸਾਸਤ੍ਰਨਾਮੁਦ੍ਰਿੜਈਆ॥ਹਉ
ਮੈਜਾਇਤਨਿਰਮਲੁਹੋਵੈਗੁਰਮੁਖਿਪਰਚੈਪਰਮਪਦੁਪਈਆ॥੭॥ਇਹੁਜਗੁਵ
ਰਨੁਰੂਪੁਸਭੁਤੇਰਾਜਿਤੁਲਾਵਹਿਸੇਕਰਮਕਮਈਆ॥ਨਾਨਕਜੰਤਵਜਾਏਵਾਜਹਿਜਿ
ਤੁਭਾਵੈਤਿਤੁਰਾਹਿਚਲਈਆ॥੮॥੨॥ਬਿਲਾਵਲੁਮਹਲਾ੪ ਗੁਰਮੁ
ਖਿਅਗਮਅਗੋਚਰੁਧਿਆਇਆਹਉਬਲਿਬਲਿਸਤਿਗੁਰਸਤਿਪੁਰਖਈਆ
॥ਰਾਮਨਾਮੁਮੇਰੈਪ੍ਰਾਣਿਵਸਾਏਸਤਿਗੁਰਪਰਸਿਹਰਿਨਾਮਿਸਮਈਆ॥ਜਨਕੀਟੇ
ਕਹਰਿਨਾਮੁਟਿਕਈਆ॥ਸਤਿਗੁਰਕੀਧਰਲਾਗਾਜਾਵਾਗੁਰਕਿਰਪਾਤੇਹਰਿਦਰੁ
ਹੀਆ॥੧॥ਰਹਾਉ॥ਇਹੁਸਰੀਰੁਕਰਮਕੀਧਰਤੀਗੁਰਮੁਖਿਮਥਿਮਥਿਤਤੁਕਢਈਆ
॥ਲਾਲੁਜਵੇਹਰਨਾਮੁਪ੍ਰਗਾਸਿਆਭਾਂਡੈਭਾਉਪਵੈਤਿਤੁਅਈਆ॥੨॥ਦਾਸਨਿਦ
ਸਦਾਸਹੋਇਰਹੀਐਜੋਜਨਰਾਮਭਗਤਨਿਜਭਈਆ॥ਮਨੁਬੁਧਿਅਰਪਿਧਰਉਗੁਰ
ਆਗੈਗੁਰਪਰਸਾਦੀਮੈਅਕਥੁਕਥਈਆ॥੩॥ਮਨਮੁਖਮਾਇਆਮੋਹਿਵਿਆਪੇਇ
ਹੁਮਨੁਤ੍ਰਿਸਨਾਜਲਤਤਿਖਈਆ॥ਗੁਰਮਤਿਨਾਮੁਅੰਮ੍ਰਿਤਜਲੁਪਾਇਆਅਗਨਿਬੁ

ਝੀਗੁਰਸਬਦਿਬੁਝਈਆ॥੪॥ਇਹੁਮਨੁਨਾਚੈਸਤਿਗੁਰਆਗੈਅਨਹਦਸਬਦਧੁ
ਨਿਤੂਰਵਜਈਆ॥ਹਰਿਹਰਿਉਸਤਤਿਕਰੈਦਿਨੁਰਾਤੀਰਖਿਰਖਿਚਰਣਹਰਿਤਾਲ
ਪੂਰਈਆ॥੫॥ਹਰਿਕੈਰੰਗਿਰਤਾਮਨੁਗਾਵੈਰਸਿਰਸਾਲਰਸਿਸਬਦੁਰਵਈਆ
॥ਨਿਜਘਰਿਧਾਰਚੁਐਅਤਿਨਿਰਮਲਜਿਨਿਪੀਆਤਿਨਹੀਸੁਖੁਲਹੀਆ॥੬
॥ਮਨਹਠਿਕਰਮਕਰੈਅਭਿਮਾਨੀਜਿਉਬਾਲਕਬਾਲੂਘਰਉਸਰਈਆ॥ਆਵੈਲਹ
ਰਿਸਮੁੰਦਸਾਗਰਕੀਖਿਨਮਹਿਭਿੰਨਭਿੰਨਢਹਿਪਈਆ॥੭॥ਹਰਿਸਰੁਸਾਗਰੁਹਰਿਹੈਆ
ਪੇਇਹੁਜਗੁਹੈਸਭੁਖੇਲੁਖੇਲਈਆ॥ਜਿਉਜਲਤਰੰਗਜਲੁਜਲਹਿਸਮਾਵਹਿਨਾਨ
ਕਆਪੇਆਪਿਰਮਈਆ॥੮॥੩॥ਬਿਲਾਵਲੁਮਹਲਾ੪ ॥ਸਤਿਗੁਰੁਪਰਚੈ
ਮਨਿਮੁੰਦ੍ਰਾਪਾਈਗੁਰਕਾਸਬਦੁਤਨਿਭਸਮਦ੍ਰਿੜਈਆ॥ਅਮਰਪਿੰਡਭਏਸਾਧੂਸੰਗਿ
ਜਨਮਮਰਣਦੋਊਮਿਟਿਗਈਆ॥੧॥ਮੇਰੇਮਨਸਾਧਸੰਗਤਿਮਿਲਿਰਹੀਆ॥ਕ੍ਰਿਪਾਕਰ
ਹੁਮਧੁਸੂਦਨਮਾਧਉਮੈਖਿਨੁਖਿਨੁਸਾਧੂਚਰਣਪਖਈਆ॥੧॥ਰਹਾਉ॥ਤਜੈਗਿਰਸਤੁਭ
ਇਆਬਨਵਾਸੀਇਕੁਖਿਨੁਮਨੂਆਟਿਕੈਨਟਿਕਈਆ॥ਧਾਵਤੁਧਾਇਤਦੇਘਰਿਆ
ਵੈਹਰਿਹਰਿਸਾਧੂਸਰਣਿਪਵਈਆ॥੨॥ਧੀਆਪੂਤਛੋਡਿਸੰਨਿਆਸੀਆਸਾਆਸਮ
ਨਿਬਹੁਤੁਕਰਈਆ॥ਆਸਾਆਸਕਰੈਨਹੀਬੂਝੈਗੁਰਕੈਸਬਦਿਨਿਰਾਸਸੁਖੁਲਹੀ
ਆ॥੩॥ਉਪਜੀਤਰਕਦਿਗੰਬਰੁਹੋਆਮਨੁਦਹਦਿਸਚਲਿਚਲਿਗਵਨੁਕਰਈਆ
॥ਪ੍ਰਭਵਨੁਕਰੈਬੂਝੈਨਹੀਤ੍ਰਿਸਨਾਮਿਲਿਸੰਗਿਸਾਧਦਇਆਘਰੁਲਹੀਆ॥੪॥
ਆਸਣਸਿਧਸਿਖਹਿਬਹੁਤੇਰੇਮਨਿਮਾਗਹਿਰਿਧਿਸਿਧਿਚੇਟਕਚੇਟਕਈਆ॥ਤ੍ਰਿ
ਪਤਿਸੰਤੋਖੁਮਨਿਸਾਂਤਿਨਆਵੈਮਿਲਿਸਾਧੂਤ੍ਰਿਪਤਿਹਰਿਨਾਮਿਸਿਧਿਪਈਆ॥੫॥
ਅੰਡਜਜੇਰਜਸੇਤਜਉਤਭੁਜਸਭਿਵਰਨਰੂਪਜੀਅਜੰਤਉਪਈਆ॥ਸਾਧੂਸਰਣਿਪ
ਰੈਸੋਉਬਰੈਖਤ੍ਰੀਬ੍ਰਾਹਮਣੁਸੂਦੁਵੈਸੁਚੰਡਾਲੁਚੰਡਈਆ॥੬॥ਨਾਮਾਜੈਦੇਉਕੰਬੀਰੁਤ੍ਰਿ
ਲੋਚਨੁਅਉਜਾਤਿਰਵਿਦਾਸੁਚਮਿਆਰੁਚਮਈਆ॥ਜੋਜੋਮਿਲੈਸਾਧੂਜਨਸੰਗਤਿਧਨੁ
ਧੰਨਾਜਟੁਸੈਣੁਮਿਲਿਆਹਰਿਦਈਆ॥੭॥ਸੰਤਜਨਾਕੀਹਰਿਪੈਜਰਖਾਈਭਗਤਿਵ
ਛਲੁਅੰਗੀਕਾਰੁਕਰਈਆ॥ਨਾਨਕਸਰਣਿਪਰੇਜਗਜੀਵਨਹਰਿਹਰਿਕਿਰਪਾਧਾਰਿ

੪੨੫ ਰਖਣੀਆ॥੮॥੪॥ਬਿਲਾਵਲੁਮਹਲਾ ੪ ॥ਅੰਤਰਿਪਿਆਸਉਠੀਪ੍ਰਭ
ਕੇਰੀਸੁਣਿਗੁਰਬਚਨਮਨਿਤੀਰਲਗਈਆ॥ਮਨਕੀਬਿਰਥਾਮਨਹੀਜਾਣੈਅਵਰੁਕਿ
ਜਾਣੈਕੋਪੀਰਪਰਈਆ॥੧॥ਰਾਮਗੁਰਿਮੋਹਨਿਮੋਹਿਮਨੁਲਈਆ॥ਹਉਆਕਲ
ਬਿਕਲਭਈਗੁਰਦੇਖੇਹਉਲੋਟਪੋਟਹੋਇਪਈਆ॥੧॥ਰਹਾਉ॥ਹਉਨਿਰਖਤਫਿ
ਰਉਸਭਿਦੇਸਦਿਸੰਤਰਮੈਪ੍ਰਭਦੇਖਨਕੋਬਹੁਤੁਮਨਿਚਈਆ॥ਮਨੁਤਨੁਕਾਟਿਦੇਉਗੁਰ
ਆਗੈਜਿਨਿਹਰਿਪ੍ਰਭਮਾਰਗੁਪੰਥੁਦਿਖਈਆ॥੨॥ਕੋਈਆਣਿਸਦੇਸਾਦੇਇਪ੍ਰਭ
ਕੇਰਾਰਿਦਅੰਤਰਿਮਨਿਤਨਿਮੀਠਲਗਈਆ॥ਮਸਤਕੁਕਾਟਿਦੇਉਚਰਣਾਤਲਿ
ਹਰਿਪ੍ਰਭੁਮੇਲੇਮੇਲਿਮਿਲਈਆ॥੩॥ਚਲੁਚਲੁਸਖੀਹਮਪ੍ਰਭੁਪਰਬੋਧਹਗੁਣਕਾ
ਮਣਕਰਿਹਰਿਪ੍ਰਭੁਲਹੀਆ॥ਭਗਤਿਵਛਲੁਉਆਕੋਨਾਮੁਕਹੀਅਤੁਹੈਸਰਣਿਪ੍ਰਭੂ
ਤਿਸੁਪਾਛੈਪਈਆ॥੪॥ਖਿਮਾਸੀਗਾਰਕਰੇਪ੍ਰਭਖੁਸੀਆਮਨਿਦੀਪਕਗੁਰਗਿਆਨੁ
ਬਲਈਆ॥ਰਸਿਰਸਿਭੋਗਕਰੇਪ੍ਰਭੁਮੇਰਾਹਮਤਿਸੁਆਗੈਜੀਉਕਟਿਕਟਿਪਈਆ
॥੫॥ਹਰਿਹਰਿਹਾਰੁਕੰਠਿਹੈਬਨਿਆਮਨੁਮੋਤੀਚੂਰੁਵਡਗਹਨਗਹਨਈਆ॥ਹਰਿਹਰਿ
ਸਰਧਾਸੇਜਵਿਛਾਈਪ੍ਰਭੁਛੋਡਿਨਸਕੈਬਹੁਤੁਮਨਿਭਈਆ॥੬॥ਕਹੈਪ੍ਰਭੁਅਵ
ਅਵਰੁਕਿਛੁਕੀਜੈਸਭੁਬਾਦਿਸੀਗਾਰੁਫੋਕਟਫੋਕਟਈਆ॥ਕੀਓਸੀਗਾਰੁਮਿਲ
ਣੈਤਾਈਪ੍ਰਭੁਲੀਓਸੁਹਾਗਨਿਥੂਕਮੁਖਿਪਈਆ॥੭॥ਹਮਚੇਰੀਤੂਅਗਮਗੁਸਾਈ
ਕਿਆਹਮਕਰਹਤੇਰੈਵਸਿਪਈਆ॥ਦਇਆਦੀਨਕਰਹੁਰਖਿਲੇਵਹੁਨਾਨਕਹਰਿਗੁ
ਰਸਰਣਿਸਮਈਆ॥੮॥੫॥ਬਿਲਾਵਲੁਮਹਲਾ ੪ ॥ਮੈਮਨਿਤਨਿਪ੍ਰੇਮਅ
ਗਮਠਾਕੁਰਕਾਖਿਨੁਖਿਨੁਸਰਧਾਮਨਿਬਹੁਤੁਉਠਈਆ॥ਗੁਰਦੇਖੇਸਰਧਾਮਨਪੂਰੀਜਿ
ਉਚਾਤ੍ਰਿਕਪ੍ਰਿਉਪ੍ਰਿਉਬੂੰਦਮੁਖਿਪਈਆ॥੧॥ਮਿਲੁਮਿਲੁਸਖੀਹਰਿਕਥਾਸੁਣਈ
ਆ॥ਸਤਿਗੁਰੁਦਇਆਕਰੇਪ੍ਰਭੁਮੇਲੇਮੈਤਿਸੁਆਗੈਸਿਰੁਕਟਿਕਟਿਪਈਆ॥੧॥
ਰਹਾਉ॥ਰੋਮਿਰੋਮਿਮਨਿਤਨਿਇਕਬੇਦਨਮੈਪ੍ਰਭਦੇਖੇਬਿਨੁਨੀਦਨਪਈਆ॥ਬੈ
ਦਨਾਟਿਕਦੇਖਿਭੁਲਾਨੇਮੈਹਿਰਦੈਮਨਿਤਨਿਪ੍ਰੇਮਪੀਰਲਗਈਆ॥੨॥ਹਉਖਿਨੁਪ
ਲਰਹਿਨਸਕਉਬਿਨੁਪ੍ਰੀਤਮਜਿਉਬਿਨੁਅਮਲੈਅਮਲੀਮਰਿਗਈਆ॥ਜਿਨ

ਕਉਪਿਆਸਹੋਇਪ੍ਰਭਕੇਰੀਤਿਨਅਵਰੁਨਭਾਵੈਬਿਨੁਹਰਿਕੋਦੁਈਆ॥੩॥ਕੋਈ ੪੨੬
ਆਨਿਆਨਿਮੇਰਾਪ੍ਰਭੂਮਿਲਾਵੈਹਉਤਿਸੁਵਿਟਹੁਬਲਿਬਲਿਘੁਮਿਗਈਆ॥
ਅਨੇਕਜਨਮਕੇਵਿਛੁੜੇਜਨਮੇਲੇਜਾਸਤਿਸਤਿਸਤਿਗੁਰਸਰਣਿਪਵਈਆ॥੪॥
ਸੇਜਏਕਏਕੋਪ੍ਰਭੁਠਾਕੁਰੁਮਹਲੁਨਪਾਵੈਮਨਮੁਖਭਰਮਈਆ॥ਗੁਰੁਗੁਰੁਕਰਤਸਰ
ਣਿਜੇਆਵੈਪ੍ਰਭੁਆਇਮਿਲੈਖਿਨੁਢੀਲਨਪਈਆ॥੫॥ਕਰਿਕਰਿਕਿਰਿਆਚਾ
ਰਵਧਾਏਮਨਿਪਾਖੰਡਕਰਮੁਕਪਟਲੋਭਈਆ॥ਬੇਸੁਆਕੈਘਰਿਬੇਟਾਜਨਮਿਆ
ਪਿਤਾਤਾਹਿਕਿਆਨਾਮੁਸਦਈਆ॥੬॥ਪੂਰਬਜਨਮਿਭਗਤਿਕਰਿਆਏਗੁਰਿਹਰਿ
ਹਰਿਹਰਿਭਗਤਿਜਮਈਆ॥ਭਗਤਿਭਗਤਿਕਰਤੇਹਰਿਪਾਇਆਜਾਹਰਿਹਰਿ
ਹਰਿਹਰਿਨਾਮਿਸਮਈਆ॥੭॥ਪ੍ਰਭਿਆਣਿਆਣਿਮਹਿੰਦੀਪੀਸਾਈਆਪੇਘੋ
ਲਿਘੋਲਿਅੰਗਿਲ ਈਆ॥ਜਿਨਕਉਠਾਕੁਰਿਕਿਰਪਾਧਾਰੀਬਾਹਪਕਰਿਨਾਨ
ਕਕਢਿਲਈਆ॥੮॥੬॥੨॥

ਰਾਗੁਬਿਲਾਵਲੁਮਹਲਾ ੫ ਅਸਟਪਦੀਆ ਘਰੁ੧੨ ੴਸਤਿਗੁਰਪ੍ਰਸਾਦਿ॥
ਉਪਮਾਜਾਤਨਕਹੀਮੇਰੇਪ੍ਰਭਕੀਉਪਮਾਜਾਤਨਕਹੀ॥ਤਜਿਆਨਿਸਰਣਿਗਹੀ॥
੧॥ਰਹਾਉ॥ਪ੍ਰਭਚਰਣਕਮਲਅਪਾਰ॥ਹਉਜਾਉਸਦਬਲਿਹਾਰ॥ਮਨਿਪ੍ਰੀਤਿ
ਲਾਗੀਤਾਹਿ॥ਤਜਿਆਨਕਤਹਿਨਜਾਹਿ॥੧॥ਹਰਿਨਾਮਰਸਨਾਕਹਨ॥ਮਲਪਾਪ
ਕਲਮਲਦਹਨ॥ਚੜ੍ਹਿਨਾਵਸੰਤਉਧਾਰਿ॥ਭੈਤਰੇਸਾਗਰਪਾਰਿ॥੨॥ਮਨਿਡੋਰਿਪ੍ਰੇ
ਮਪਰੀਤਿ॥ਇਹਸੰਤਨਿਰਮਲਰੀਤਿ॥ਤਜਿਗਏਪਾਪਬਿਕਾਰ॥ਹਰਿਮਿਲੇਪ੍ਰਭਨਿ
ਰੰਕਾਰ॥੩॥ਪ੍ਰਭਪੇਖੀਐਬਿਸਮਾਦ॥ਚਖਿਅਨਦਪੂਰਨਸਾਦ॥ਨਹਡੋਲੀਐਇਤਉ
ਤ॥ਪ੍ਰਭਬਸੇਹਰਿਹਰਿਚੀਤ॥੪॥ਤਿਨਨਾਹਿਨਰਕਨਿਵਾਸੁ॥ਨਿਤਸਿਮਰਿਪ੍ਰਭਗੁਣ
ਤਾਸੁ॥ਤੇਜਮੁਨਪੇਖਹਿਨੈਨ॥ਸੁਨਿਮੋਹੇਅਨਹਤਬੈਨ॥੫॥ਹਰਿਸਰਣਿਸੂਰਗੁਪਾਲ
॥ਪ੍ਰਭਭਗਤਵਸਿਦਇਆਲ॥ਹਰਿਨਿਗਮਲਹਹਿਨਭੇਵ॥ਨਿਤਕਰਹਿਮੁਨਿਜਨ
ਸੇਵ॥੬॥ਦੁਖਦੀਨਦਰਦਨਿਵਾਰ॥ਜਾਕੀਮਹਾਬਿਖੜੀਕਾਰ॥ਤਾਕੀਮਿਤਿਨਜਾਨੈ
ਕੋਇ॥ਜਲਿਥਲਿਮਹੀਅਲਿਸੋਇ॥੭॥ਕਰਿਬੰਦਨਾਲਖਬਾਰ॥ਥਾਕਿਪਰਿਓ

ਪ੍ਰਭ ਦਰਬਾਰਾ ਪ੍ਰਭ ਕ੍ਰਿਪਾ ਸਾਧੂ ਧੂਰਿਆ ਨਾਨਕ ਮਨਸਾ ਪੂਰਿਆ ॥੮॥੧॥

ਬਿਲਾਵਲੁ ਮਹਲਾ ੫ ॥

ਪ੍ਰਭ ਜਨਮ ਮਰਨ ਨਿਵਾਰਿ ॥ ਹਾਰਿ ਪਰਿਓ ਦੁਆਰਿ ॥ ਗਹਿ ਚਰਨ ਸਾਧੂ ਸੰਗ ॥ ਮਨ ਮਿਸਟ ਹਰਿ ਹਰਿ ਰੰਗ ॥ ਕਰਿ ਦਇਆ ਲੇਹੁ ਲੜਿ ਲਾਇ ॥ ਨਾਨਕਾ ਨਾਮੁ ਧਿਆਇ ॥੧॥ ਦੀਨਾ ਨਾਥ ਦਇਆਲ ਮੇਰੇ ਸੁਆਮੀ ਦੀਨਾ ਨਾਥ ਦਇਆਲ ॥ ਜਾਚਉ ਸੰਤ ਰਵਾਲ ॥੧॥ ਰਹਾਉ ॥ ਸੰਸਾਰੁ ਬਿਖਿਆ ਕੂਪ ॥ ਤਮ ਅਗਿਆਨ ਮੋਹਤ ਘੂਪ ॥ ਗਹਿ ਭੁਜਾ ਪ੍ਰਭ ਜੀ ਲੇਹੁ ॥ ਹਰਿ ਨਾਮੁ ਅਪੁਨਾ ਦੇਹੁ ॥ ਪ੍ਰਭ ਤੁਝ ਬਿਨਾ ਨਹੀ ਠਾਉ ॥ ਨਾਨਕਾ ਬਲਿ ਬਲਿ ਜਾਉ ॥੨॥ ਲੋਭਿ ਮੋਹਿ ਬਾਧੀ ਦੇਹ ॥ ਬਿਨੁ ਭਜਨ ਹੋਵਤ ਖੇਹ ॥ ਜਮਦੂਤ ਮਹਾ ਭਇਆਨ ॥ ਚਿਤ੍ਰ ਗੁਪਤ ਕਰਮਹਿ ਜਾਨ ॥ ਦਿਨੁ ਰੈਨਿ ਸਾਖਿ ਸੁਨਾਇ ॥ ਨਾਨਕਾ ਹਰਿ ਸਰਨਾਇ ॥੩॥ ਭੈ ਭੰਜਨਾ ਮੁਰਾਰਿ ॥ ਕਰਿ ਦਇਆ ਪਤਿਤ ਉਧਾਰਿ ॥ ਮੇਰੇ ਦੋਖ ਗਨੇ ਨ ਜਾਹਿ ॥ ਹਰਿ ਬਿਨਾ ਕਤਹਿ ਸਮਾਹਿ ॥ ਗਹਿ ਓਟ ਚਿਤਵੀ ਨਾਥ ॥ ਨਾਨਕਾ ਦੇ ਰਖੁ ਹਾਥ ॥੪॥ ਹਰਿ ਗੁਣ ਨਿਧੇ ਗੋਪਾਲ ॥ ਸਰਬ ਘਟ ਪ੍ਰਤਿਪਾਲ ॥ ਮਨਿ ਪ੍ਰੀਤਿ ਦਰਸਨ ਪਿਆਸ ॥ ਗੋਬਿੰਦ ਪੂਰਨ ਆਸ ॥ ਇਕ ਨਿਮਖ ਰਹਨੁ ਨ ਜਾਇ ॥ ਵਡ ਭਾਗਿ ਨਾਨਕ ਪਾਇ ॥੫॥ ਪ੍ਰਭ ਤੁਝ ਬਿਨਾ ਨਹੀ ਹੋਰ ॥ ਮਨਿ ਪ੍ਰੀਤਿ ਚੰਦ ਚਕੋਰ ॥ ਜਿਉ ਮੀਨ ਜਲ ਸਿਉ ਹੇਤੁ ॥ ਅਲਿ ਕਮਲ ਭਿੰਨੁ ਨ ਭੇਤੁ ॥ ਜਿਉ ਚਕਵੀ ਸੂਰਜ ਆਸ ॥ ਨਾਨਕ ਚਰਨ ਪਿਆਸ ॥੬॥ ਜਿਉ ਤਰੁਨਿ ਭਰਤ ਪਰਾਨ ॥ ਜਿਉ ਲੋਭੀਐ ਧਨੁ ਦਾਨੁ ॥ ਜਿਉ ਦੂਧ ਜਲਹਿ ਸੰਜੋਗੁ ॥ ਜਿਉ ਮਹਾ ਖੁਧਿਆਰਥ ਭੋਗੁ ॥ ਜਿਉ ਮਾਤ ਪੂਤਹਿ ਹੇਤੁ ॥ ਹਰਿ ਸਿਮਰਿ ਨਾਨਕ ਨੇਤ ॥੭॥ ਜਿਉ ਦੀਪ ਪਤਨ ਪਤੰਗ ॥ ਜਿਉ ਚੋਰੁ ਹਿਰਤ ਨਿਸੰਗ ॥ ਮੈਗਲਹਿ ਕਾਮੈ ਬੰਧੁ ॥ ਜਿਉ ਗ੍ਰਸਤ ਬਿਖਈ ਧੰਧੁ ॥ ਜਿਉ ਜੂਆਰ ਬਿਸਨੁ ਨ ਜਾਇ ॥ ਹਰਿ ਨਾਨਕ ਇਹੁ ਮਨੁ ਲਾਇ ॥੮॥ ਕੁਰੰਕ ਨਾਦੈ ਨੇਹੁ ॥ ਚਾਤ੍ਰਿਕੁ ਚਾਹਤ ਮੇਹੁ ॥ ਜਨ ਜੀਵਨਾ ਸਤਸੰਗਿ ॥ ਗੋਬਿਦੁ ਭਜਨਾ ਰੰਗਿ ॥ ਰਸਨਾ ਬਖਾਨੈ ਨਾਮੁ ॥ ਨਾਨਕ ਦਰਸਨ ਦਾਨੁ ॥੯॥ ਗੁਨ ਗਾਇ ਸੁਨਿ ਲਿਖਿ ਦੇਇ ॥ ਸੋ ਸਰਬ ਫਲ ਹਰਿ ਲੇਇ ॥ ਕੁਲ ਸਮੂਹ ਕਰਤ ਉਧਾਰੁ ॥ ਸੰਸਾਰੁ ਉਤਰਸਿ ਪਾਰਿ ॥ ਹਰਿ ਚਰਨ ਬੋਹਿਥ ਤਾਹਿ ॥ ਮਿਲਿ ਸਾਧਸੰਗਿ ਜਸੁ ਗਾਹਿ ॥ ਹਰਿ ਪੈਜ ਰਖੈ ਮੁਰਾਰਿ ॥ ਹਰਿ ਨਾਨਕ ਸਰਨਿ ਦੁਆਰਿ ॥੧੦॥੨॥

ਬਿਲਾਵਲੁ ਮਹਲਾ ੧ ਥਿਤੀ ਘਰੁ ੧੦ ਜਤਿ

ੴ ਸਤਿਗੁਰ ਪ੍ਰਸਾਦਿ ॥

ਏਕਮ ਏਕੰਕਾਰੁ ਨਿਰਾਲਾ ॥ ਅਮਰੁ ਅਜੋਨੀ ਜਾਤਿ ਨ ਜਾਲਾ ॥ ਅਗਮ ਅਗੋਚਰੁ ਰੂਪੁ ਨ ਰੇਖਿਆ ॥ ਖੋਜਤ ਖੋਜਤ ਘਟਿ ਘਟਿ ਦੇਖਿਆ ॥ ਜੋ ਦੇਖਿ ਦਿਖਾਵੈ ਤਿਸ ਕਉ ਬਲਿ ਜਾਈ ॥ ਗੁਰ ਪਰਸਾਦਿ ਪਰਮ ਪਦੁ ਪਾਈ ॥੧॥ ਕਿਆ ਜਪੁ ਜਾਪਉ ਬਿਨੁ ਜਗਦੀਸੈ ॥ ਗੁਰ ਕੈ ਸਬਦਿ ਮਹਲੁ ਘਰੁ ਦੀਸੈ ॥੧॥ ਰਹਾਉ ॥ ਦੂਜੈ ਭਾਇ ਲਗੇ ਪਛੁਤਾਣੇ ॥ ਜਮ ਦਰਿ ਬਾਧੇ ਆਵਣ ਜਾਣੇ ॥ ਕਿਆ ਲੈ ਆਵਹਿ ਕਿਆ ਲੇ ਜਾਹਿ ॥ ਸਿਰਿ ਜਮਕਾਲੁ ਸਿ ਚੋਟਾ ਖਾਹਿ ॥ ਬਿਨੁ ਗੁਰ ਸਬਦ ਨ ਛੂਟਸਿ ਕੋਇ ॥ ਪਾਖੰਡਿ ਕੀਨੈ ਮੁਕਤਿ ਨ ਹੋਇ ॥੨॥ ਆਪੇ ਸਚੁ ਕੀਆ ਕਰ ਜੋੜਿ ॥ ਅੰਡਜ ਫੋੜਿ ਜੋੜਿ ਵਿਛੋੜਿ ॥ ਧਰਤਿ ਅਕਾਸੁ ਕੀਏ ਬੈਸਣ ਕਉ ਥਾਉ ॥ ਰਾਤਿ ਦਿਨੰਤੁ ਕੀਏ ਭਉ ਭਾਉ ॥ ਜਿਨਿ ਕੀਏ ਕਰਿ ਵੇਖਣਹਾਰਾ ॥ ਅਵਰੁ ਨ ਦੂਜਾ ਸਿਰਜਣਹਾਰਾ ॥੩॥ ਤ੍ਰਿਤੀਆ ਬ੍ਰਹਮਾ ਬਿਸਨੁ ਮਹੇਸਾ ॥ ਦੇਵੀ ਦੇਵ ਉਪਾਏ ਵੇਸਾ ॥ ਜੋਤੀ ਜਾਤੀ ਗਣਤ ਨ ਆਵੈ ॥ ਜਿਨਿ ਸਾਜੀ ਸੋ ਕੀਮਤਿ ਪਾਵੈ ॥ ਕੀਮਤਿ ਪਾਇ ਰਹਿਆ ਭਰਪੂਰਿ ॥ ਕਿਸੁ ਨੇੜੈ ਕਿਸੁ ਆਖਾ ਦੂਰਿ ॥੪॥ ਚਉਥਿ ਉਪਾਏ ਚਾਰੇ ਬੇਦਾ ॥ ਖਾਣੀ ਚਾਰੇ ਬਾਣੀ ਭੇਦਾ ॥ ਅਸਟ ਦਸਾ ਖਟੁ ਤੀਨਿ ਉਪਾਏ ॥ ਸੋ ਬੂਝੈ ਜਿਸੁ ਆਪਿ ਬੁਝਾਏ ॥ ਤੀਨਿ ਸਮਾਵੈ ਚਉਥੈ ਵਾਸਾ ॥ ਪ੍ਰਣਵਤਿ ਨਾਨਕ ਹਮ ਤਾ ਕੇ ਦਾਸਾ ॥੫॥ ਪੰਚਮੀ ਪੰਚ ਭੂਤ ਬੇਤਾਲਾ ॥ ਆਪਿ ਅਗੋਚਰੁ ਪੁਰਖੁ ਨਿਰਾਲਾ ॥ ਇਕਿ ਭ੍ਰਮਿ ਭੂਖੇ ਮੋਹ ਪਿਆਸਾ ॥ ਇਕਿ ਰਸੁ ਚਾਖਿ ਸਬਦਿ ਤ੍ਰਿਪਤਾਸਾ ॥ ਇਕਿ ਰੰਗਿ ਰਾਤੇ ਇਕਿ ਮਰਿ ਧੂਰਿ ॥ ਇਕਿ ਦਰਿ ਘਰਿ ਸਾਚੈ ਦੇਖਿ ਹਦੂਰਿ ॥੬॥ ਝੂਠੇ ਕਉ ਨਾਹੀ ਪਤਿ ਨਾਉ ॥ ਕਬਹੁ ਨ ਸੂਚਾ ਕਾਲਾ ਕਾਉ ॥ ਪਿੰਜਰਿ ਪੰਖੀ ਬੰਧਿਆ ਕੋਇ ॥ ਛੇਰੀਂ ਭਰਮੈ ਮੁਕਤਿ ਨ ਹੋਇ ॥ ਤਉ ਛੂਟੈ ਜਾ ਖਸਮੁ ਛਡਾਏ ॥ ਗੁਰਮਤਿ ਮੇਲੇ ਭਗਤਿ ਦ੍ਰਿੜਾਏ ॥੭॥ ਖਸਟੀ ਖਟੁ ਦਰਸਨ ਪ੍ਰਭ ਸਾਜੇ ॥ ਅਨਹਦ ਸਬਦੁ ਨਿਰਾਲਾ ਵਾਜੇ ॥ ਜੇ ਪ੍ਰਭ ਭਾਵੈ ਤਾ ਮਹਲਿ ਬੁਲਾਵੈ ॥ ਸਬਦੇ ਭੇਦੇ ਤਉ ਪਤਿ ਪਾਵੈ ॥ ਕਰਿ ਕਰਿ ਵੇਸ ਖਪਹਿ ਜਲਿ ਜਾਵਹਿ ॥ ਸਾਚੈ ਸਾਚੇ ਸਾਚਿ ਸਮਾਵਹਿ ॥੮॥ ਸਪਤਮੀ ਸਤੁ ਸੰਤੋਖੁ ਸਰੀਰਿ ॥ ਸਾਤ ਸਮੁੰਦ ਭਰੇ ਨਿਰਮਲ ਨੀਰਿ ॥ ਮਜਨੁ ਸੀਲੁ ਸਚੁ ਰਿਦੈ ਵੀਚਾਰਿ ॥ ਗੁਰ ਕੈ ਸਬਦਿ ਪਾਵੈ ਸਭਿ ਪਾਰਿ ॥ ਮਨਿ ਸਾਚਾ ਮੁਖਿ ਸਾਚਉ ਭਾਇ ॥ ਸਚੁ ਨੀਸਾਣੈ ਠਾਕ

ਨਪਾਇਆ॥੯॥ਅਸਟਮੀਅਸਟਸਿਧਿਬੁਧਿਸਾਧੈ॥ਸਚੁਨਿਹਕੇਵਲੁਕਰਮਿਅਰਾਧੈ॥
ਪਉਣਪਾਣੀਅਗਨੀਬਿਸਰਾਉ॥ਤਹੀਨਿਰੰਜਨੁਸਾਚੋਨਾਉ॥ਤਿਸੁਮਹਿਮਨੂਆਰਹਿ
ਆਲਿਵਲਾਈ॥ਪ੍ਰਣਵਤਿਨਾਨਕੁਕਾਲੁਨਖਾਈ॥੧੦॥ਨਾਉਨਉਮੀਨਵੇਨਾਥ
ਨਵਖੰਡਾ॥ਘਟਿਘਟਿਨਾਥੁਮਹਾਬਲਵੰਡਾ॥ਆਈਪੂਤਾਇਹੁਜਗੁਸਾਰਾ॥ਪ੍ਰਭ
ਆਦੇਸੁਆਦਿਰਖਵਾਰਾ॥ਆਦਿਜੁਗਾਦੀਹੈਭੀਹੋਗੁ॥ਓਹੁਅਪਰੰਪਰੁਕਰਣੈਜੋ
ਗੁ॥੧੧॥ਦਸਮੀਨਾਮੁਦਾਨੁਇਸਨਾਨੁ॥ਅਨਦਿਨੁਮਜਨੁਸਚਾਗੁਣਗਿਆਨੁ॥ਸਚਿਮੈ
ਲੁਨਲਾਗੈਭ੍ਰਮੁਭਉਭਾਗੈ॥ਬਿਲਮੁਨਤੂਟਸਿਕਾਚੈਤਾਗੈ॥ਜਿਉਤਾਗਾਜਗੁਏਵੈ
ਜਾਣਹੁ॥ਅਸਥਿਰੁਚੀਤੁਸਾਚਿਰੰਗੁਮਾਣਹੁ॥੧੨॥ਏਕਾਦਸੀਇਕੁਰਿਦੈਵਸਾਵੈ॥ਹਿੰ
ਸਾਮਮਤਾਮੋਹੁਚੁਕਾਵੈ॥ਫਲੁਪਾਵੈਬ੍ਰਤੁਆਤਮਚੀਨੈ॥ਪਾਖੰਡਿਰਾਚਿਤਤੁਨਹੀਬੀ
ਨੈ॥ਨਿਰਮਲੁਨਿਰਾਹਾਰੁਨਿਹਕੇਵਲੁ॥ਸੂਚੈਸਾਚੇਨਾਲਾਗੈਮਲੁ॥੧੩॥ਜਹਦੇਖ
ਉਤਹਏਕੋਏਕਾ॥ਹੋਰਿਜੀਅਉਪਾਏਵੇਕੋਵੇਕਾ॥ਫਲੋਹਾਰਕੀਏਫਲੁਜਾਇ॥ਰ
ਸਕਸਖਾਏਸਾਦੁਗਵਾਇ॥ਕੂੜੈਲਾਲਚਿਲਪਟੈਲਪਟਾਇ॥ਛੂਟੈਗੁਰਮੁਖਿ
ਸਾਚੁਕਮਾਇ॥੧੪॥ਦੁਆਦਸਿਮੁਦ੍ਰਾਮਨੁਅਉਧੂਤਾ॥ਅਹਿਨਿਸਿਜਾਗਹਿਕਬ
ਹਿਨਸੂਤਾ॥ਜਾਗਤੁਜਾਗਿਰਹੈਲਿਵਲਾਇ॥ਗੁਰਪਰਚੈਤਿਸੁਕਾਲੁਨਖਾਇ॥ਅ
ਤੀਤਭਏਮਾਰੇਬੈਰਾਈ॥ਪ੍ਰਣਵਤਿਨਾਨਕਤਹਲਿਵਲਾਈ॥੧੫॥ਦੁਆਦਸੀ
ਦਇਆਦਾਨੁਕਰਿਜਾਣੈ॥ਬਾਹਰਿਜਾਤੋਭੀਤਰਿਆਣੈ॥ਬਰਤੀਬਰਤਰਹੈਨਿਹ
ਕਾਮ॥ਅਜਪਾਜਾਪੁਜਪੈਮੁਖਿਨਾਮ॥ਤੀਨਿਭਵਣਮਹਿਏਕੋਜਾਣੈ॥ਸਭਿਸੁਚਿਸੰਜ
ਮਸਾਚੁਪਛਾਣੈ॥੧੬॥ਤੇਰਸਿਤਰਵਰਸਮੁਦਕਨਾਰੈ॥ਅੰਮ੍ਰਿਤੁਮੂਲੁਸਿਖਰਿਲਿ
ਵਤਾਰੈ॥ਡਰਡਰਿਮਰੈਨਬੂਡੈਕੋਇ॥ਨਿਡਰੁਬੂਡਿਮਰੈਪਤਿਖੋਇ॥ਡਰਮਹਿਘ
ਰੁਘਰਮਹਿਡਰੁਜਾਣੈ॥ਤਖਤਿਨਿਵਾਸੁਸਚੁਮਨਿਭਾਣੈ॥੧੭॥ਚਉਦਸਿਚਉਥੇਥਾਵਹਿ
ਲਹਿਪਾਵੈ॥ਰਾਜਸਤਾਮਸਸਤਕਾਲਸਮਾਵੈ॥ਸਸੀਅਰਕੈਘਰਿਸੂਰੁਸਮਾਵੈ॥ਜੋ
ਗਜੁਗਤਿਕੀਕੀਮਤਿਪਾਵੈ॥ਚਉਦਸਿਭਵਣਪਾਤਾਲਸਮਾਏ॥ਖੰਡਬ੍ਰਹਮੰਡ
ਰਹਿਆਲਿਵਲਾਏ॥੧੮॥ਅਮਾਵਸਿਆਚੰਦੁਗੁਪਤੁਗੈਣਾਰਿ॥ਬੂਝਹੁਗਿਆਨੀ

ਸਬਦੁਬੀਚਾਰਿ॥ਸਸੀਅਰੁਗਗਨਿਜੋਤਿਤਿਹੁਲੋਈ॥ਕਰਿਕਰਿਵੇਖੈਕਰਤਾਸੋਈ॥
ਗੁਰਤੇਦੀਸੈਸੋਤਿਸਹੀਮਾਹਿ॥ਮਨਮੁਖਿਭੂਲੇਆਵਹਿਜਾਹਿ॥੧੯॥ਘਰੁਦਰੁਥਾ
ਪਿਥਿਰੁਥਾਨਿਸੁਹਾਵੈ॥ਆਪੁਪਛਾਣੈਜਾਸਤਿਗੁਰੁਪਾਵੈ॥ਜਹਆਸਾਤਹਬਿਨਸਿ
ਬਿਨਾਸਾ॥ਫੂਟੈਖਪਰੁਦੁਬਿਧਾਮਨਸਾ॥ਮਮਤਾਜਾਲਤੇਰਹੈਉਦਾਸਾ॥ਪ੍ਰਣਵਤਿ
ਨਾਨਕਹਮਤਾਕੇਦਾਸਾ॥੨੦॥੧॥

ਬਿਲਾਵਲੁਮਹਲਾ ੩ ਵਾਰਸਤ॥ ਘਰੁ ੧੦ ੴਸਤਿਗੁਰਪ੍ਰਸਾਦਿ॥

ਆਦਿਤਵਾਰਿਆਦਿਪੁਰਖੁਹੈਸੋਈ॥ਆਪੇਵਰਤੈਅਵਰੁਨਕੋਈ॥ਓਤਿਪੋਤਿਜਗੁ
ਰਹਿਆਪਰੋਈ॥ਆਪੇਕਰਤਾਕਰੈਸੁਹੋਈ॥ਨਾਮਿਰਤੇਸਦਾਸੁਖੁਹੋਈ॥ਗੁਰਮੁਖਿਵਿ
ਰਲਾਬੂਝੈਕੋਈ॥੧॥ਹਿਰਦੈਜਪਨੀਜਪਉਗੁਣਤਾਸਾ॥ਹਰਿਅਗਮਅਗੋਚਰੁਅਪ
ਰੰਪਰਸੁਆਮੀਜਨਪਗਲਗਿਧਿਆਵਉਹੋਇਦਾਸਨਿਦਾਸਾ॥੧॥ਰਹਾਉ॥ਸੋਮ
ਵਾਰਿਸਚਿਰਹਿਆਸਮਾਇ॥ਤਿਸਕੀਕੀਮਤਿਕਹੀਨਜਾਇ॥ਆਖਿਆਖਿਰਹੇਸ
ਭਿਲਿਵਲਾਇ॥ਜਿਸੁਦੇਵੈਤਿਸੁਪਲੈਪਾਇ॥ਅਗਮਅਗੋਚਰੁਲਖਿਆਨਜ
ਾਇ॥ਗੁਰਕੈਸਬਦਿਹਰਿਰਹਿਆਸਮਾਇ॥੨॥ਮੰਗਲਿਮਾਇਆਮੋਹੁਉਪਾਇਆ॥
ਆਪੇਸਿਰਿਸਿਰਿਧੰਧੈਲਾਇਆ॥ਆਪਿਬੁਝਾਏਸੋਈਬੂਝੈ॥ਗੁਰਕੈਸਬਦਿਦਰੁ
ਘਰੁਸੂਝੈ॥ਪ੍ਰੇਮਭਗਤਿਕਰੇਲਿਵਲਾਇ॥ਹਉਮੈਮਮਤਾਸਬਦਿਜਲਾਇ॥੩॥
ਬੁਧਵਾਰਿਆਪੇਬੁਧਿਸਾਰੁ॥ਗੁਰਮੁਖਿਕਰਣੀਸਬਦੁਵੀਚਾਰੁ॥ਨਾਮਿਰਤੇਮਨੁਨਿ
ਰਮਲੁਹੋਇ॥ਹਰਿਗੁਣਗਾਵੈਹਉਮੈਮਲੁਖੋਇ॥ਦਰਿਸਚੈਸਦਸੋਭਾਪਾਇ॥ਨਾ
ਮਿਰਤੇਗੁਰਸਬਦਿਸੁਹਾਏ॥੪॥ਲਾਹਾਨਾਮੁਪਾਏਗੁਰਦੁਆਰਿ॥ਆਪੇਦੇਵੈਦੇਵ
ਣਹਾਰੁ॥ਜੋਦੇਵੈਤਿਸਕਉਬਲਿਜਾਈਐ॥ਗੁਰਪਰਸਾਦੀਆਪੁਗਵਾਈਐ॥
ਨਾਨਕਨਾਮੁਰਖਹੁਉਰਧਾਰਿ॥ਦੇਵਣਹਾਰੇਕਉਜੈਕਾਰੁ॥੫॥ਵੀਰਵਾਰਿਵੀਰਭਰ
ਮਿਭੁਲਾਏ॥ ਪ੍ਰੇਤਭੂਤਸਭਿਦੂਜੈਲਾਏ॥ਆਪਿਉਪਾਏਕਰਿਵੇਖੈਵੇਕਾ॥ਸਭ
ਨਾਕਰਤੇਤੇਰੀਟੇਕਾ॥ਜੀਅਜੰਤਤੇਰੀਸਰਣਾਈ॥ਸੋਮਿਲੈਜਿਸੁਲੈਹਿਮਿਲਾਈ
॥੬॥ਸੁਕ੍ਰਵਾਰਿਪ੍ਰਭੁਰਹਿਆਸਮਾਈ॥ਆਪਿਉਪਾਇਸਭਕੀਮਤਿਪਾਈ॥ਗੁਰ

ਮੁਖਿਤੋਟਵੈਸੁਕਰੈਬੀਚਾਰੁ॥ਸਚੁਸੰਜਮੁਕਰਣੀਹੈਕਾਰ॥ਵਰਤੁਨੇਮੁਨਿਤਾਪ੍ਰਤਿਪੂਜਾ॥
ਬਿਨੁਬੂਝੇਸਭੁਭਾਉਹੈਦੂਜਾ॥੭॥ਛਨਿਛਰਵਾਰਿਸਉਣਸਾਸਤਬੀਚਾਰੁ॥ਹਉਮੈਮੇਰ
ਭਰਮੈਸੰਸਾਰੁ॥ਮਨਮੁਖੁਅੰਧਾਦੂਜੈਭਾਇ॥ਜਮਦਰਿਬਾਧਾਚੋਟਾਖਾਇ॥ਗੁਰਪਰਸਾ
ਦੀਸਦਾਸੁਖੁਪਾਏ॥ਸਚੁਕਰਣੀਸਾਚਿਲਿਵਲਾਏ॥੮॥ਸਤਿਗੁਰੁਸੇਵਹਿਸੇਵਡਭਾ
ਗੀ॥ਹਉਮੈਮਾਰਿਸਚਿਲਿਵਲਾਗੀ॥ਤੇਰੈਰੰਗਿਰਾਤੇਸਹਜਿਸੁਭਾਇ॥ਤੂਸੁਖਦਾਤਾ
ਲੈਹਿਮਿਲਾਇ॥ਏਕਸਤੇਦੂਜਾਨਾਹੀਕੋਇ॥ਗੁਰਮੁਖਿਬੂਝੈਸੋਝੀਹੋਇ॥੯॥ਪੰਦ੍ਰਾ
ਥਿਤੀਤੈਸਤਵਾਰ॥ਮਾਹਾਰੁਤੀਆਵਹਿਵਾਰਵਾਰ॥ਦਿਨਸੁਰੈਣਿਤਿਵੈਸੰਸਾਰੁ॥ਆ
ਵਾਗਉਣੁਕੀਆਕਰਤਾਰਿ॥ਨਿਹਚਲੁਸਾਚੁਰਹਿਆਕਲਧਾਰਿ॥ਨਾਨਕਗੁਰਮੁਖਿ
ਬੂਝੈਕੋਸਬਦੁਵੀਚਾਰਿ॥੧੦॥੧॥ਬਿਲਾਵਲੁਮਹਲਾ ੩ ॥ਆਦਿਪੁਰ
ਖੁਆਪੇਸ੍ਰਿਸਟਿਸਾਜੇ॥ਜੀਅਜੰਤਮਾਇਆਮੋਹਿਪਾਜੇ॥ਦੂਜੈਭਾਇਪਰਪੰਚਿਲ
ਗੇ॥ਆਵਹਿਜਾਵਹਿਮਰਹਿਅਭਾਗੇ॥ਸਤਿਗੁਰਿਭੇਟਿਐਸੋਝੀਪਾਇ॥ਪਰਪੰਚੁ
ਚੂਕੈਸਾਚਿਸਮਾਇ॥੧॥ਜਾਕੈਮਸਤਕਿਲਿਖਿਆਲੇਖੁ॥ਤਾਕੈਮਨਿਵਸਿਆਪ੍ਰਭੁ
ਏਕੁ॥੧॥ਰਹਾਉ॥ਸ੍ਰਿਸਟਿਉਪਾਇਆਪੇਸਭੁਵੇਖੈ॥ਕੋਇਨਮੇਟੈਤੇਰੈਲੇਖੈ॥ਸਿਧ
ਸਾਧਿਕਜੇਕੋਕਹੈਕਹਾਏ॥ਭਰਮੇਭੂਲਾਆਵੈਜਾਏ॥ਸਤਿਗੁਰੁਸੇਵੈਸੋਜਨੁਬੂਝੈ
ਹਉਮੈਮਾਰੇਤਾਦਰੁਸੂਝੈ॥੨॥ਏਕਸੁਤੇਸਭੁਦੂਜਾਹੂਆ॥ਏਕੋਵਰਤੈਅਵਰੁਨਬੀ
ਆ॥ਦੂਜੇਤੇਜੇਏਕੋਜਾਣੈ॥ਗੁਰਕੈਸਬਦਿਹਰਿਦਰਿਨੀਸਾਣੈ॥ਸਤਿਗੁਰੁਭੇਟੇਤ
ਏਕੋਪਾਏ॥ਵਿਚਹੁਦੂਜਾਠਾਕਿਰਹਾਏ॥੩॥ਜਿਸਦਾਸਾਹਿਬੁਡਾਢਾਹੋਇ॥ਤਿ
ਸਨੋਮਾਰਿਨਸਾਕੈਕੋਇ॥ਸਾਹਿਬਕੀਸੇਵਕੁਰਹੈਸਰਣਾਈ॥ਆਪੇਬਖਸੇਦੇਵਡਿ
ਆਈ॥ਤਿਸਤੇਊਪਰਿਨਾਹੀਕੋਇ॥ਕਉਣੁਡਰੈਡਰੁਕਿਸਕਾਹੋਇ॥੪॥ਗੁਰਮ
ਤੀਸਾਂਤਿਵਸੈਸਰੀਰਿ॥ਸਬਦੁਚੀਨਿਫਿਰਿਲਗੈਨਪੀਰ॥ਆਵੈਨਜਾਇਨਾਦੁਖੁ
ਏ॥ਨਾਮੇਰਾਤੇਸਹਜਿਸਮਾਏ॥ਨਾਨਕਗੁਰਮੁਖਿਵੇਖੈਹਦੂਰਿ॥ਮੇਰਾਪ੍ਰਭੁਸਦਰ
ਆਭਰਪੂਰਿ॥੫॥ਇਕਿਸੇਵਕਇਕਿਭਰਮਿਭੁਲਾਏ॥ਆਪੇਕਰੇਹਰਿਆਪਿਕਰਾ
ਏਕੋਵਰਤੈਅਵਰੁਨਕੋਇ॥ਮਨਿਰੋਸੁਕੀਜੈਜੇਦੂਜਾਹੋਇ॥ਸਤਿਗੁਰੁਸੇਵੇਕਰਣੀ

ਰੀ॥ਦਰਿਸਾਚੈਸਾਚੇਵੀਚਾਰੀ॥੬॥ਥਿਤੀਵਾਰਸਭਿਸਬਦਿਸੁਹਾਏ॥ਸਤਿਗੁਰੁ
ਸੇਵੇਤਾਫਲੁਪਾਏ॥ਥਿਤੀਵਾਰਸਭਿਆਵਹਿਜਾਹਿ॥ਗੁਰਸਬਦੁਨਿਹਚਲੁਸਦਾਸ
ਚਿਸਮਾਹਿ॥ਥਿਤੀਵਾਰਤਾਜਾਸਚਿਰਾਤੇ॥ਬਿਨੁਨਾਵੈਸਭਿਭਰਮਹਿਕਾਚੇ॥੭॥ਮਨ
ਮੁਖਮਰਹਿਮਰਿਬਿਗਤੀਜਾਹਿ॥ਏਕੁਨਚੇਤਹਿਦੂਜੈਲੋਭਾਹਿ॥ਅਚੇਤਪਿੰਡੀਅ
ਗਿਆਨਅੰਧਾਰੁ॥ਬਿਨੁਸਬਦੈਕਿਉਪਾਏਪਾਰੁ॥ਆਪਿਉਪਾਏਉਪਾਵਣਹਾਰੁ॥
ਆਪੇਕੀਤੋਨੁਗੁਰਵੀਚਾਰੁ॥੮॥ਬਹੁਤੇਭੇਖਕਰਹਿਭੇਖਧਾਰੀ॥ਭਵਿਭਵਿਭਰਮ
ਹਿਕਾਚੀਸਾਰੀ॥ਐਥੈਸੁਖੁਨਆਗੈਹੋਇ॥ਮਨਮੁਖਮੁਏਅਪਣਾਜਨਮੁਖੋਇ॥ਸ
ਤਿਗੁਰੁਸੇਵੇਭਰਮੁਚੁਕਾਏ॥ਘਰਹੀਅੰਦਰਿਸਚੁਮਹਲੁਪਾਏ॥੯॥ਆਪੇਪੂਰਾਕ
ਰੇਸੁਹੋਇ॥ਏਹਿਥਿਤੀਵਾਰਦੂਜਾਦੋਇ॥ਸਤਿਗੁਰਬਾਝਹੁਅੰਧੁਗੁਬਾਰੁ॥ਥਿਤੀ
ਵਾਰਸੇਵਹਿਮੁਗਧਗਵਾਰ॥ਨਾਨਕਗੁਰਮੁਖਿਬੂਝੈਸੋਝੀਪਾਇ॥ਇਕਤੁਨਾਮਿਸਦਾਰ
ਹਿਆਸਮਾਇ॥੧੦॥੨॥

ਬਿਲਾਵਲੁਮਹਲਾ੧ ਛੰਤਦਖਣੀ ੴਸਤਿਗੁਰਪ੍ਰਸਾਦਿ॥

ਮੁੰਧਨਵੇਲੜੀਆਗੋਇਲਿਆਈਰਾਮ॥ਮਟੁਕੀਡਾਰਿਧਰੀਹਰਿਲਿਵਲਾਈਰਾ
ਮ॥ਲਿਵਲਾਇਹਰਿਸਿਉਰਹੀਗੋਇਲਿਸਹਜਿਸਬਦਿਸੀਗਾਰੀਆ॥ਕਰਜੋੜਿਗੁ
ਰਪਹਿਕਰਿਬਿਨੰਤੀਮਿਲਹੁਸਾਚਿਪਿਆਰੀਆ॥ਧਨਭਾਇਭਗਤੀਦੇਖਿਪ੍ਰੀਤਮਕਾਮ
ਕ੍ਰੋਧਨਿਵਾਰਿਆ॥ਨਾਨਕਮੁੰਧਨਵੇਲਸੁੰਦਰਿਦੇਖਿਪਿਰੁਸਾਧਾਰਿਆ॥੧॥ਸਚਿਨਵੇ
ਲੜੀਏਜੋਬਨਿਬਾਲੀਰਾਮ॥ਆਉਨਜਾਉਕਹੀਅਪਨੇਸਹਨਾਲੀਰਾਮ॥ਨਾਹਅਪ
ਨੇਸੰਗਿਦਾਸੀਮੈਭਗਤਿਹਰਿਕੀਭਾਵਏ॥ਅਗਾਧਿਬੋਧਿਅਕਥੁਕਥੀਐਸਹਜਿ
ਪ੍ਰਭਗੁਣਗਾਵਏ॥ਰਾਮਨਾਮਰਸਾਲਰਸੀਆਰਵੈਸਾਚਿਪਿਆਰੀਆ॥ਗੁਰਿਸਬਦੁ
ਦੀਆਦਾਨਕੀਆ॥ਨਾਨਕਾਵੀਚਾਰੀਆ॥੨॥ਸ੍ਰੀਧਰਮੋਹਿਅੜੀਪਿਰਸੰਗਿਸੁਤੀ
ਰਾਮ॥ਗੁਰਕੈਭਾਇਚਲੋਸਾਚਿਸੰਗੁਤੀਰਾਮ॥ਧਨਸਾਚਿਸੰਗੁਤੀਹਰਿਸੰਗਿਸੂਤੀ
ਸੰਗਿਸਖੀਸਹੇਲੀਆ॥ਇਕਭਾਇਇਕਮਨਿਨਾਮੁਵਸਿਆਸਤਿਗੁਰੂਹਮੇਲੀ
ਆ॥ਦਿਨੁਰੈਣਿਘੜੀਨਚਸਾਵਿਸਰੈਸਾਸਿਸਾਸਿਨਿਰੰਜਨੋ॥ਸਬਦਿਜੋਤਿਜਗਾ

ਇਦੀਪਕੁਨਾਨਕਭਉਭੰਜਨੋ॥੩॥ਜੋਤਿਸਬਾਇੜੀਏਤ੍ਰਿਭਵਣਸਾਰੇਰਾਮ॥ਘ
ਟਿਘਟਿਰਵਿਰਹਿਆਅਲਖਅਪਾਰੇਰਾਮ॥ਅਲਖਅਪਾਰਅਪਾਰੁਸਾਚਾਆਪੁਮਾ
ਰਿਮਿਲਾਈਐ॥ਹਉਮੈਮਮਤਾਲੋਭੁਜਾਲਹੁਸਬਦਿਮੈਲੁਚੁਕਾਈਐ॥ਦਰਿਜਾਇ
ਦਰਸਨੁਕਰੀਭਾਣੈਤਾਰਿਤਾਰਣਹਾਰਿਆ॥ਹਰਿਨਾਮੁਅੰਮ੍ਰਿਤੁਚਾਖਿਤ੍ਰਿਪਤੀਨਾਨਕ
ਉਰਧਾਰਿਆ॥੪॥੧॥ਬਿਲਾਵਲੁਮਹਲਾ੧ ॥ਮੈਮਨਿਚਾਉਘਣਾਸ
ਚਿਵਿਗਾਸੀਰਾਮ॥ਮੋਹੀਪ੍ਰੇਮਿਪਿਰੇਪ੍ਰਭਿਅਬਿਨਾਸੀਰਾਮ॥ਅਵਿਗਤੋਹਰਿਨਾਥੁਨਾ
ਥਹਤਿਸੈਭਾਵੈਸੋਥੀਐ॥ਕਿਰਪਾਲੁਸਦਾਦਇਆਲੁਦਾਤਾਜੀਆਅੰਦਰਿਤੂੰਜੀ
ਐ॥ਮੈਅਵਰੁਗਿਆਨੁਨਧਿਆਨੁਪੂਜਾਹਰਿਨਾਮੁਅੰਤਰਿਵਸਿਰਹੇ॥ਭੇਖੁਭਵਨੀ
ਹਠੁਨਜਾਨਾਨਾਨਕਾਸਚੁਗਹਿਰਹੇ॥੧॥ਭਿੰਨੜੀਰੈਣਿਭਲੀਦਿਨਸਸੁਹਾਏਰਾਮ॥
ਨਿਜਘਰਿਸੂਤੜੀਏਪਿਰਮੁਜਗਾਏਰਾਮ॥ਨਵਹਾਣਿਨਵਧਨਸਬਦਿਜਾਗੀਆ
ਪਣੇਪਿਰਭਾਣੀਆ॥ਤਜਿਕੂੜੁਕਪਟੁਸੁਭਾਉਦੂਜਾਚਾਕਰੀਲੋਕਾਣੀਆ॥
ਮੈਨਾਮੁਹਰਿਕਾਹਾਰੁਕੰਠੇਸਾਚਸਬਦੁਨੀਸਾਣਿਆ॥ਕਰਜੋੜਿਨਾਨਕੁਸਾਚੁਮਾ
ਗੈਨਦਰਿਕਰਿਤੁਧੁਭਾਣਿਆ॥੨॥ਜਾਗੁਸਲੋਨੜੀਏਬੋਲੈਗੁਰਬਾਣੀਰਾ
ਮ॥ਜਿਨਿਸੁਣਿਮੰਨਿਅੜੀਅਕਥਕਹਾਣੀਰਾਮ॥ਅਕਥਕਹਾਣੀਪਦੁਨਿਰਬਾ
ਣੀਕੋਵਿਰਲਾਗੁਰਮੁਖਿਬੂਝਏ॥ਓਹੁਸਬਦਿਸਮਾਏਆਪੁਗਵਾਏਤ੍ਰਿਭਵਣਸੋ
ਝੀਸੂਝਏ॥ਰਹੈਅਤੀਤੁਅਪਰੰਪਰਿਰਾਤਾਸਾਚੁਮਨਿਗੁਣਸਾਰਿਆ॥ਓਹੁਪੂਰਿਰਹਿ
ਆਸਰਬਠਾਈਨਾਨਕਾਉਰਿਧਾਰਿਆ॥੩॥ਮਹਲਿਬੁਲਾਇੜੀਏਭਗਤਿਸਨੇ
ਹੀਰਾਮ॥ਗੁਰਮਤਿਮਨਿਰਹਸੀਸੀਝਸਿਦੇਹੀਰਾਮ॥ਮਨੁਮਾਰਿਰੀਝੈਸਬਦਿਸੀਝੈਤ੍ਰੈਲੋ
ਕਨਾਥੁਪਛਾਣਏ॥ਮਨੁਡੀਗਿਡੋਲਿਨਜਾਇਕਤਹੀਆਪਣਾਪਿਰੁਜਾਣਏ॥ਮੈਆ
ਧਾਰੁਤੇਰਾਤੂਖਸਮੁਮੇਰਾਮੈਤਾਣੁਤਕੀਆਤੇਰਓ॥ਸਾਚਿਸੂਚਾਸਦਾਨਾਨਕਗੁਰਸ
ਬਦਿਝਗਰੁਨਿਬੇਰਓ॥੪॥੨॥

ਬਿਲਾਵਲੁਮਹਲਾ੪ ਛੰਤ ਮੰਗਲਾ॥ ੧ੴਸਤਿਗੁਰਪ੍ਰਸਾਦਿ॥
ਮੇਰਾਹਰਿਪ੍ਰਭੁਸੇਜੈਆਇਆਮਨੁਸੁਖਿਸਮਾਣਾਰਾਮ॥ਗੁਰਿਤੁਠੈਹਰਿਪ੍ਰਭੁਪਾਇਆਰੰ
ਗਿਰਲੀਆਮਾਣਾਰਾਮ॥ਵਡਭਾਗੀਆਸੋਹਾਗਣੀਹਰਿਮਸਤਕਿਮਾਣਾਰਾਮ॥ਹਰਿਪ੍ਰ
ਭੁਹਰਿਸੋਹਾਗੁਹੈਨਾਨਕਮਨਿਭਾਣਾਰਾਮ॥੧॥ਨਿੰਮਾਣਿਆਹਰਿਮਾਣੁਹੈਹਰਿਪ੍ਰਭੁਹ
ਰਿਆਪੈਰਾਮ॥ਗੁਰਮੁਖਿਆਪੁਗਵਾਇਆਨਿਤਹਰਿਹਰਿਜਾਪੈਰਾਮ॥ਮੇਰੇਹਰਿਪ੍ਰਭਭਾ
ਵੈਸੋਕਰੈਹਰਿਰੰਗਿਹਰਿਰਾਪੈਰਾਮ॥ਜਨੁਨਾਨਕੁਸਹਜਿਮਿਲਾਇਆਹਰਿਰਸਿਹਰਿ
ਧ੍ਰਾਪੈਰਾਮ॥੨॥ਮਾਣਸਜਨਮਿਹਰਿਪਾਈਐਹਰਿਰਾਵਣਵੇਰਾਰਾਮ॥ਗੁਰਮੁਖਿਮਿ
ਲੁਸੋਹਾਗਣੀਰੰਗੁਹੋਇਘਣੇਰਾਰਾਮ॥ਜਿਨਮਾਣਸਜਨਮਿਨਪਾਇਆਤਿਨਭਾਗੁ
ਮੰਦੇਰਾਰਾਮ॥ਹਰਿਹਰਿਹਰਿਹਰਿਰਾਖੁਪ੍ਰਭਨਾਨਕੁਜਨੁਤੇਰਾਰਾਮ॥੩॥ਗੁਰਿਹਰਿਪ੍ਰਭੁਅ
ਗਮੁਦ੍ਰਿੜਾਇਆਮਨੁਤਨੁਰੰਗਿਭੀਨਾਰਾਮ॥ਭਗਤਿਵਛਲੁਹਰਿਨਾਮੁਹੈਗੁਰਮੁਖਿਹ
ਰਿਲੀਨਾਰਾਮ॥ਬਿਨੁਹਰਿਨਾਮਨਜੀਵਦੇਜਿਉਜਲਬਿਨੁਮੀਨਾਰਾਮ॥ਸਫਲਜ
ਨਮੁਹਰਿਪਾਇਆਨਾਨਕਪ੍ਰਭਿਕੀਨਾਰਾਮ॥੪॥੧॥੩॥ਬਿਲਾਵਲੁਮਹਲਾ੪
ਸਲੋਕੁ॥ ॥ਹਰਿਪ੍ਰਭੁਸਜਣੁਲੋੜਿਲਹੁਮਨਿਵਸੈਵਡਭਾਗੁ॥ਗੁਰਿ
ਪੂਰੈਵੇਖਾਲਿਆਨਾਨਕਹਰਿਲਿਵਲਾਗੁ॥੧॥ਛੰਤ॥ ॥ਮੇਰਾਹਰਿਪ੍ਰਭੁਰਾਵ
ਣਿਆਈਆਹਉਮੈਬਿਖੁਝਾਗੇਰਾਮ॥ਗੁਰਮਤਿਆਪੁਮਿਟਾਇਆਹਰਿਹਰਿਲਿ
ਵਲਾਗੇਰਾਮ॥ਅੰਤਰਿਕਮਲੁਪਰਗਾਸਿਆਗੁਰਗਿਆਨੀਜਾਗੇਰਾਮ॥ਜਨਨਾਨ
ਕਹਰਿਪ੍ਰਭੁਪਾਇਆਪੂਰੈਵਡਭਾਗੇਰਾਮ॥੧॥ਹਰਿਪ੍ਰਭੁਹਰਿਮਨਿਭਾਇਆਹਰਿਨਾ
ਮਿਵਧਾਈਰਾਮ॥ਗੁਰਿਪੂਰੈਪ੍ਰਭੁਪਾਇਆਹਰਿਹਰਿਲਿਵਲਾਈਰਾਮ॥ਅਗਿਆ
ਨੁਅੰਧੇਰਾਕਟਿਆਜੋਤਿਪਰਗਟਿਆਈਰਾਮ॥ਜਨਨਾਨਕਨਾਮੁਅਧਾਰੁਹੈਹਰਿਨਾਮਿ
ਸਮਾਈਰਾਮ॥੨॥ਧਨਹਰਿਪ੍ਰਭਿਪਿਆਰੈਰਾਵੀਆਜਾਂਹਰਿਪ੍ਰਭਭਾਈਰਾਮ॥ਅਖੀਪ੍ਰੇ
ਮਕਸਾਈਆ॥ਜਿਉਬਿਲਕਮਸਾਈਰਾਮ॥ਗੁਰਿਪੂਰੈਹਰਿਮੇਲਿਆਹਰਿਰਸਿਆ
ਘਾਈਰਾਮ॥ਜਨਨਾਨਕਨਾਮਿਵਿਗਸਿਆਹਰਿਹਰਿਲਿਵਲਾਈਰਾਮ॥੩॥ਹਮ
ਮੂਰਖਮੁਗਧਮਿਲਾਇਆਹਰਿਕਿਰਪਾਧਾਰੀਰਾਮ॥ਧਨੁਧੰਨੁਗੁਰੂਸਾਬਾਸਿਹੈਜਿਨਿ

ਹਉਮੈਮਾਰੀਰਾਮ॥ਜਿਨਵਡਭਾਗੀਆਵਡਭਾਗੁਹੈਹਰਿਹਰਿਉਰਧਾਰੀਰਾਮ॥ਜਨਨਾ
ਨਕਨਾਮੁਸਲਾਹਿਤੂਨਾਮੇਬਲਿਹਾਰੀਰਾਮ॥੪॥੨॥੪॥
ਬਿਲਾਵਲੁਮਹਲਾ੫ ਛੰਤ ੴਸਤਿਗੁਰਪ੍ਰਸਾਦਿ॥
ਮੰਗਲਸਾਜੁਭਇਆਪ੍ਰਭੁਅਪਨਾਗਾਇਆਰਾਮ॥ਅਬਿਨਾਸੀਵਰੁਸੁਣਿਆਮ
ਨਿਉਪਜਿਆਚਾਇਆਰਾਮ॥ਮਨਿਪ੍ਰੀਤਿਲਾਗੈਵਡੈਭਾਗੈਕਬਮਿਲੀਐਪੂਰਨ
ਪਤੇ॥ਸਹਜੇਸਮਾਈਐਗੋਵਿੰਦੁਪਾਈਐਦੇਹੁਸਖੀਏਮੋਹਿਮਤੇ॥ਦਿਨੁਰੈਣਿਠਾਢੀ
ਕਰਉਸੇਵਾਪ੍ਰਭੁਕਵਨਜੁਗਤੀਪਾਇਆ॥ਬਿਨਵੰਤਿਨਾਨਕਕਰਹੁਕਿਰਪਾਲੈਹੁ
ਮੋਹਿਲੜਿਲਾਇਆ॥੧॥ਭਇਆਸਮਾਹੜਾਹਰਿਰਤਨੁਵਿਸਾਹਾਰਾਮ॥ਖੋ
ਜੀਲਧਾਹਰਿਸੰਤਨਪਾਹਾਰਾਮ॥ਮਿਲੇਸੰਤਪਿਆਰੇਦਇਆਧਾਰੇਕਥਹਿਅਕ
ਥਬੀਚਾਰੋ॥ਇਕਚਿਤਿਇਕਮਨਿਧਿਆਇਸੁਆਮੀਲਾਇਪ੍ਰੀਤਿਪਿਆਰੋ॥ਕ
ਰਜੋੜਿਪ੍ਰਭਪਹਿਕਰਿਬਿਨੰਤੀਮਿਲੈਹਰਿਜਸੁਲਾਹਾ॥ਬਿਨਵੰਤਿਨਾਨਕਦਾਸੁ
ਤੇਰਾਮੇਰਾਪ੍ਰਭੁਅਗਮਅਥਾਹਾ॥੨॥ਸਾਹਾਅਟਲੁਗਣਿਆਪੂਰਨਸੰਜੋਗੋਰਾਮ॥
ਸੁਖਹਸਮੂਹੁਭਇਆਗਇਆਵਿਜੋਗੋਰਾਮ॥ਮਿਲਿਸੰਤਆਏਪ੍ਰਭਧਿਆਏ
ਬਣੇਅਚਰਜਜਾਞੀਆਂ॥ਮਿਲਿਇਕਤ੍ਰਹੋਏਸਹਜਿਢੋਏਮਨਿਪ੍ਰੀਤਿਉਪੰਨੀ
ਮਾਞੀਆ॥ਮਿਲਿਜੋਤਿਜੋਤੀਓਤਿਪੋਤੀਹਰਿਨਾਮੁਸਭਿਰਸਭੋਗੋ॥ਬਿਨਵੰਤਿ
ਨਾਨਕਸਭਸੰਤਿਮੇਲੀਪ੍ਰਭੁਕਰਣਕਾਰਣਜੋਗੋ॥੩॥ਭਵਨੁਸੁਹਾਵੜਾਧਰਤਿਸਭਾ
ਗੀਰਾਮ॥ਪ੍ਰਭੁਘਰਿਆਇਅੜਾਗੁਰਚਰਣੀਲਾਗੀਰਾਮ॥ਗੁਰਚਰਣਲਾਗੀ
ਸਹਜਿਜਾਗੀਸਗਲਇਛਾਪੁੰਨੀਆ॥ਮੇਰੀਆਸਪੂਰੀਸੰਤਧੂਰੀਹਰਿਮਿਲੇਕੰ
ਤਵਿਛੁੰਨਿਆ॥ਆਨੰਦਅਨਦਿਨੁਵਜਹਿਵਾਜੇਅਹੰਮਤਿਮਨਕੀਤਿਆਗੀ
॥ਬਿਨਵੰਤਿਨਾਨਕਸਰਣਿਸੁਆਮੀਸੰਤਸੰਗਿਲਿਵਲਾਗੀ॥੪॥੧॥ਬਿਲਾ
ਵਲੁਮਹਲਾ੫ ॥ਭਾਗਸੁਲਖਣਾਹਰਿਕੰਤੁਹਮਾਰਾਰਾਮ॥ਅਨਹਦ
ਬਾਜਿਤ੍ਰਾਤਿਸੁਧੁਨਿਦਰਬਾਰਾਰਾਮ॥ਆਨੰਦਅਨਦਿਨੁਵਜਹਿਵਾਜੇਦਿਨਸੁ
ਰੈਣਿਉਮਾਹਾ॥ਤਹਰੋਗਸੋਗਨਦੂਖੁਬਿਆਪੈਜਨਮਮਰਣਨਤਾਹਾ॥ਰਿਧਿ

ਸਿਧਿਸੁਧਾਰਸੁਅੰਮ੍ਰਿਤੁਭਗਤਿਭਰੇਭੰਡਾਰਾ॥ਬਿਨਵੰਤਿਨਾਨਕਬਲਿਹਾਰਿਵੰਞਾਪਾਰਬ
ਹਮਪ੍ਰਾਨਅਧਾਰਾ॥੧॥ਸੁਣਿਸਖੀਅਸਹੇਲੜੀਹੋਮਿਲਿਮੰਗਲੁਗਾਵਹਰਾਮ॥ਮਨਿ
ਤਨਿਪ੍ਰੇਮੁਕਰੇਤਿਸੁਪ੍ਰਭਕਉਰਾਵਹਰਾਮ॥ਕਰਿਪ੍ਰੇਮੁਰਾਵਹਤਿਸੈਭਾਵਹਇਕਨਿਮਖਪਲ
ਕਨਤਿਆਗੀਐ॥ਗਹਿਕੰਠਿਲਾਈਐਨਹਲਜਾਈਐਚਰਨਰਜਮਨੁਪਾਗੀਐ॥ਭ
ਗਤਿਠਗਉਰੀਪਾਇਮੋਹਹਅਨਤਕਤਹੂਨਧਾਵਹ॥ਬਿਨਵੰਤਿਨਾਨਕਮਿਲਿਸੰਗਿ
ਸਾਜਨਅਮਰਪਦਵੀਪਾਵਹ॥੨॥ਬਿਸਮਨਬਿਸਮਭਈਪੇਖਿਗੁਣਅਬਿਨਾਸੀ
ਰਾਮ॥ਕਰੁਗਹਿਭੁਜਾਗਹੀਕਟਿਜਮਕੀਫਾਸੀਰਾਮ॥ਗਹਿਭੁਜਾਲੀਨੀਦਾਸਿਕੀਨੀ
ਅੰਕੁਰਿਉਦੋਤੁਜਣਾਇਆ॥ਮਲਨਮੋਹਬਿਕਾਰਨਾਠੇਦਿਵਸਨਿਰਮਲਆਇਆ
॥ਦ੍ਰਿਸਟਿਧਾਰੀਮਨਿਪਿਆਰੀਮਹਾਦੁਰਮਤਿਨਾਸੀ॥ਬਿਨਵੰਤਿਨਾਨਕਭਈਨਿਰਮਲ
ਪ੍ਰਭਮਿਲੇਅਬਿਨਾਸੀ॥੩॥ਸੂਰਜਕਿਰਣਿਮਿਲੇਜਲਕਾਜਲੁਹੂਆਰਾਮ॥ਜੋ
ਤੀਜੋਤਿਰਲੀਸੰਪੂਰਨੁਥੀਆਰਾਮ॥ਬ੍ਰਹਮੁਦੀਸੈਬ੍ਰਹਮੁਸੁਣੀਐਏਕੁਏਕੁਵਖਾਣੀ
ਐ॥ਆਤਮਪਸਾਰਾਕਰਣਹਾਰਾਪ੍ਰਭਬਿਨੁਨਹੀਜਾਣੀਐ॥ਆਪਿਕਰਤਾਆਪਿ
ਭੁਗਤਾਆਪਿਕਾਰਣੁਕੀਆ॥ਬਿਨਵੰਤਿਨਾਨਕਸੇਈਜਾਣਹਿਜਿਨੀਹਰਿਰਸੁ
ਪੀਆ॥੪॥੨॥
ਬਿਲਾਵਲੁਮਹਲਾ੫ ਛੰਤ ੴਸਤਿਗੁਰਪ੍ਰਸਾਦਿ॥
ਸਖੀਆਉਸਖੀਵਸਿਆਉਸਖੀਅਸੀਪਿਰਕਾਮੰਗਲੁਗਾਵਹ॥ਤਜਿਮਾਨੁਸਖੀ
ਤਜਿਮਾਨੁਸਖੀਮਤੁਆਪਣੇਪ੍ਰੀਤਮਭਾਵਹ॥ਤਜਿਮਾਨੁਮੋਹੁਬਿਕਾਰੁਦੂਜਾਸੇਵਿਏ
ਕੁਨਿਰੰਜਨੋ॥ਲਗੁਚਰਣਸਰਣਦਇਆਲਪ੍ਰੀਤਮਸਗਲਦੁਰਤਬਿਖੰਡਨੋ॥
ਹੋਇਦਾਸਦਾਸੀਤਜਿਉਦਾਸੀਬਹੁੜਿਬਿਧੀਨਧਾਵਾ॥ਨਾਨਕੁਪਇਅੰਪੈਕਰਹੁ
ਕਿਰਪਾਤਾਮਿਮੰਗਲਗਾਵਾ॥੧॥ਅੰਮ੍ਰਿਤੁਪ੍ਰਿਅਕਾਨਾਮੁਮੈਅੰਧੁਲੇਟੋਹਨੀਓ
ਮੋਹੈਬਹੁਪਰਕਾਰਸੁੰਦਰਿਮੋਹਨੀਸੋਹਨੀਮਹਾਬਚਿਤ੍ਰਿਚੰਚਲਿਅਨਿਕਭਾਵ
ਦਿਖਾਵਏ॥ਹੋਇਢੀਠਮੀਠੀਮਨਹਿਲਾਗੈਨਾਮੁਲੈਣਨਆਵਏ॥ਗ੍ਰਿਹਬਨਹਿ
ਤੀਰੈਬਰਤਪੂਜਾਬਾਟਘਾਟੈਜੋਹਨੀ॥ਨਾਨਕੁਪਇਅੰਪੈਦਇਆਧਾਰਹੁਮੈਨਾਮੁ

ਅੰਧੁਲੇਟੋਹਨੀ॥੨॥ਮੋਹਿਅਨਾਥਪ੍ਰਿਅਨਾਥਜਿਉਜਾਨਹੁਤਿਉਰਖਹੁ॥ਚਤੁਰਾ
ਈਮੋਹਿਨਾਹਿਰੀਝਾਵਉਕਹਿਮੁਖਹੁ॥ਨਹਚਤੁਰਿਸੁਘਰਿਸੁਜਾਨਬੇਤੀਮੋਹਿਨਿਰਗੁ
ਨਿਗੁਨੁਨਹੀ॥ਨਹਰੂਪਧੂਪਨਨੈਣਬੰਕੇਜਹਭਾਵੈਤਹਰਖੁਤੁਹੀ॥ਜੈਜੈਜਇਅੰ
ਪਹਿਸਗਲਜਾਕਉਕਰੁਣਾਪਤਿਗਤਿਕਿਨਿਲਖਹੁ॥ਨਾਨਕੁਪਇਅੰਪੈਸੇਵਸੇ
ਵਕੁਜਿਉਜਾਨਹੁਤਿਉਮੋਹਿਰਖਹੁ॥੩॥ਮੋਹਿਮਛੁਲੀਤੁਮਨੀਰਤੁਝਬਿਨੁਕਿਉਸ
ਰੈ॥ਮੋਹਿਚਾਤ੍ਰਿਕਤੁਮਬੂੰਦਤ੍ਰਿਪਤਉਮੁਖਿਪਰੈ॥ਮੁਖਿਪਰੈਹਰੈਪਿਆਸਮੇਰੀਜੀ
ਅਹੀਆਪ੍ਰਾਨਪਤੇ॥ਲਾਡਿਲੇਲਾਡਲਡਾਇਸਭਮਹਿਮਿਲੁਹਮਾਰੀਹੋਇਗਤੇ॥
॥ ਚੀਤਿਚਿਤਵਉਮਿਟੁਅੰਧਾਰੇਜਿਉਆਸਚਕਵੀਦਿਨੁਚਰੈ॥ਨਾਨਕੁਪਇਅੰਪੈ
ਪ੍ਰਿਅਸੰਗਿਮੇਲੀਮਛੁਲੀਨੀਰੁਨਵੀਸਰੈ॥੪॥ਧਨਿਧੰਨਿਹਮਾਰੇਭਾਗਘਰਿਆ
ਇਆਪਿਰੁਮੇਰਾ॥ਸੋਹੇਬੰਕਦੁਆਰਸਗਲਾਬਨੁਹਰਾ॥ਹਰਹਰਾਸੁਆਮੀਸੁਖਹਗਾ
ਮੀਅਨਦਮੰਗਲਰਸੁਘਣਾ॥ਨਵਲਨਵਤਨਨਾਹੁਬਾਲਾਕਵਨਰਸਨਾਗੁਨਭਣਾ
॥ਮੇਰੀਸੇਜਸੋਹੀਦੇਖਿਮੋਹੀਸਗਲਸਹਸਾਦੁਖੁਹਰਾ॥ਨਾਨਕੁਪਇਅੰਪੈਮੇਰੀਆ
ਸਪੂਰੀਮਿਲੇਸੁਆਮੀਅਪਰੰਪਰਾ॥੫॥੧॥੩॥

ਬਿਲਾਵਲੁਮਹਲਾ੫ ਛੰਤਮੰਗਲ॥ ੧ੴਸਤਿਗੁਰਪ੍ਰਸਾਦਿ॥

ਸਲੋਕੁ॥ ॥ਸੁੰਦਰਸਾਂਤਿਦਇਆਲਪ੍ਰਭਸਰਬਸੁਖਾਨਿਧਿਪੀਉ॥ਸੁਖਸਾ
ਗਰਪ੍ਰਭਭੇਟਿਐਨਾਨਕਸੁਖੀਹੋਤਇਹੁਜੀਉ॥੧॥ਛੰਤ॥ ॥ਸੁਖਸਾਗਰਪ੍ਰਭੁਪਾ
ਈਐਜਬਹੋਵੈਭਾਗੋਰਾਮ॥ਮਾਨਨਿਮਾਨੁਵਞਾਈਐਹਰਿਚਰਣੀਲਾਗੋਰਾਮ॥ਛੋ
ਡਿਸਿਆਨਪਚਾਤੁਰੀਦੁਰਮਤਿਬੁਧਿਤਿਆਗੋਰਾਮ॥ਨਾਨਕਪਉਸਰਣਾਈਰਾਮ
ਰਾਇਥਿਰੁਹੋਇਸੁਹਾਗੋਰਾਮ॥੧॥ਸੋਪ੍ਰਭੁਤਜਿਕਤਿਲਾਗੀਐਜਿਸੁਬਿਨੁਮਰਿਜਾਈ
ਐਰਾਮ॥ਲਾਜਨਆਵੈਅਗਿਆਨਮਤੀਦੁਰਜਨਬਿਰਮਾਈਐਰਾਮ॥ਪਤਿਤਪਾ
ਵਨਪ੍ਰਭੁਤਿਆਗਿਕਰੇਕਹੁਕਤਠਹਰਾਈਐਰਾਮ॥ਨਾਨਕਭਗਤਿਭਾਉਕਰਿਦਇ
ਆਲਕੀਜੀਵਨਪਦੁਪਾਈਐਰਾਮ॥੨॥ਸ੍ਰੀਗੋਪਾਲੁਨਉਚਰਹਿਬਲਿਗਈਏ
ਦੁਹਚਾਰਣਿਰਸਨਾਰਾਮ॥ਪ੍ਰਭੁਭਗਤਿਵਛਲੁਨਹਸੇਵਹੀਕਾਇਆਕਾਕ੍ਰ

ਰਾਮ॥ਭ੍ਰਮਿਮੋਹੀਦੂਖਨਜਾਣਹੀਕੋਟਿਜੋਨੀਬਸਨਾਰਾਮ॥ਨਾਨਕਬਿਨੁਹਰਿਅ
ਵਰੁਜਿਚਾਹਨਾਬਿਸਟਾਕ੍ਰਿਮਭਸਮਾਰਾਮ॥੩॥ਲਾਇਬਿਰਹੁਭਗਵੰਤਸੰਗੇਹੋਇ
ਮਿਲੁਬੈਰਾਗਨਿਰਾਮ॥ਚੰਦਨਚੀਰਸੁਗੰਧਰਸਾਹਉਮੈਬਿਖੁਤਿਆਗਨਿਰਾਮ॥ਈ
ਤਊਤਨਹਡੋਲੀਐਹਰਿਸੇਵਾਜਾਗਨਿਰਾਮ॥ਨਾਨਕਜਿਨਿਪ੍ਰਭੁਪਾਇਆਆਪਣਾ
ਸਾਅਟਲਸੁਹਾਗਨਿਰਾਮ॥੪॥੧॥੪॥ਬਿਲਾਵਲੁਮਹਲਾ੫ ॥ਹਰਿਖੋਜ
ਹੁਵਡਭਾਗੀਹੋਮਿਲਿਸਾਧੂਸੰਗੇਰਾਮ॥ਗੁਨਗੋਵਿਦਸਦਗਾਈਅਹਿਪਾਰਬ੍ਰਹਮ
ਕੈਰੰਗੇਰਾਮ॥ਸੋਪ੍ਰਭੁਸਦਹੀਸੇਵੀਐਪਾਈਅਹਿਫਲਮੰਗੇਰਾਮ॥ਨਾਨਕਪ੍ਰਭਸਰ
ਣਾਗਤੀਜਪਿਅਨਤਤਰੰਗੇਰਾਮ॥੧॥ਇਕੁਤਿਲੁਪ੍ਰਭੂਨਵੀਸਰੈਜਿਨਿਸਭੁਕਿਛੁ
ਦੀਨਾਰਾਮ॥ਵਡਭਾਗੀਮੇਲਾਵੜਾਗੁਰਮੁਖਿਪਿਰੁਚੀਨ੍ਹਾਰਾਮ॥ਬਾਹਪਕੜਿਤਮਤੇ
ਕਾਢਿਆਕਰਿਅਪੁਨਾਲੀਨਾਰਾਮ॥ਨਾਮੁਜਪਤਨਾਨਕਜੀਵੈਸੀਤਲੁਮਨੁਸੀਨਾ
ਰਾਮ॥੨॥ਕਿਆਗੁਣਤੇਰੇਕਹਿਸਕਉਪ੍ਰਭਅੰਤਰਜਾਮੀਰਾਮ॥ਸਿਮਰਿਸਿਮਰਿ
ਨਾਰਾਇਣੈਭਏਪਾਰਗਰਾਮੀਰਾਮ॥ਗੁਨਗਾਵਤਗੋਵਿੰਦਕੇਸਭਇਛਪੁਜਾਮੀ
ਰਾਮ॥ਨਾਨਕਉਧਰੇਜਪਿਹਰੇਸਭਹੂਕਾਸੁਆਮੀਰਾਮ॥੩॥ਰਸਭਿੰਨਿਅੜੇਅਪੁ
ਨੇਰਾਮਸੰਗੇਸੇਲੋਇਣਨੀਕੇਰਾਮ॥ਪ੍ਰਭਪੇਖਤਇਛਾਪੁੰਨੀਆਮਿਲਿਸਾਜਨਜੀਕੇ
ਰਾਮ॥ਅੰਮ੍ਰਿਤਰਸੁਹਰਿਪਾਇਆਬਿਖਿਆਰਸਫੀਕੇਰਾਮ॥ਨਾਨਕਜਲੁਜਲਹਿ
ਸਮਾਇਆਜੋਤੀਜੋਤਿਮੀਕੇਰਾਮ॥੪॥੨॥੫॥੯॥

੧ੴਸਤਿਗੁਰਪ੍ਰਸਾਦਿ॥

ਬਿਲਾਵਲੁਕੀਵਾਰਮਹਲਾ੪

ਸਲੋਕਮਃ੪ ॥ਹਰਿਉਤਮੁਹਰਿਪ੍ਰਭੁਗਾਵਿਆਕਰਿਨਾਦੁਬਿਲਾਵਲੁਰਾ
ਗੁ॥ਉਪਦੇਸੁਗੁਰੂਸੁਣਿਮੰਨਿਆਧੁਰਿਮਸਤਕਿਪੂਰਾਭਾਗੁ॥ਸਭਦਿਨਸੁਰੈਣਿ
ਗੁਣਉਚਰੈਹਰਿਹਰਿਹਰਿਉਰਿਲਿਵਲਾਗੁ॥ਸਭੁਤਨੁਮਨੁਹਰਿਆਹੋਇਆ
ਮਨੁਖਿੜਿਆਹਰਿਆਬਾਗੁ॥ਅਗਿਆਨੁਅੰਧੇਰਾਮਿਟਿਗਇਆਗੁਰਚਾਨਣੁ
ਗਿਆਨੁਚਰਾਗੁ॥ਜਨੁਨਾਨਕੁਜੀਵੈਦੇਖਿਹਰਿਇਕਨਿਮਖਘੜੀਮੁਖਿਲਾਗੁ॥

੧॥ਮਃ੩ ॥ਬਿਲਾਵਲੁਤਬਹੀਕੀਜੀਐਜਬਮੁਖਿਹੋਵੈਨਾਮੁ॥ਰਾਗਨਾਦਸਬਦਿ
ਸੋਹਣੇਜਾਲਾਗੈਸਹਜਿਧਿਆਨੁ॥ਰਾਗਨਾਦਛੋਡਿਹਰਿਸੇਵੀਐਤਾਦਰਗਹਪਾ
ਈਐਮਾਨੁ॥ਨਾਨਕਗੁਰਮੁਖਿਬ੍ਰਹਮੁਬੀਚਾਰੀਐਚੂਕੈਮਨਿਅਭਿਮਾਨੁ॥੨॥ਪਉ
ੜੀ॥ ਤੂਹਰਿਪ੍ਰਭੁਆਪਿਅਗੰਮੁਹੈਸਭਿਤੁਧੁਉਪਾਇਆ॥ਤੂਆਪੇਆਪਿ
ਵਰਤਦਾਸਭੁਜਗਤੁਸਬਾਇਆ॥ਤੁਧੁਆਪੇਤਾੜੀਲਾਈਐਆਪੇਗੁਣਗਾਇ
ਆ॥ਹਰਿਧਿਆਵਹੁਭਗਤਹੁਦਿਨਸੁਰਾਤਿਅੰਤਿਲਏਛਡਾਇਆ॥ਜਿਨਿਸੇਵਿ
ਆਤਿਨਿਸੁਖੁਪਾਇਆਹਰਿਨਾਮਿਸਮਾਇਆ॥੧॥ਸਲੋਕਮਃ੩ ॥ਦੂਜੈ
ਭਾਇਬਿਲਾਵਲੁਨਹੋਵਈਮਨਮੁਖਿਥਾਇਨਪਾਇ॥ਪਾਖੰਡਿਭਗਤਿਨਹੋਵਈਪਾਰ
ਬ੍ਰਹਮੁਨਪਾਇਆਜਾਇ॥ਮਨਹਠਿਕਰਮਕਮਾਵਣੇਥਾਇਨਕੋਈਪਾਇ॥ਨਾਨਕ
ਗੁਰਮੁਖਿਆਪੁਬੀਚਾਰੀਐਵਿਚਹੁਆਪੁਗਵਾਇ॥ਆਪੇਆਪਿਪਾਰਬ੍ਰਹਮੁਹੈਪਾ
ਰਬ੍ਰਹਮੁਵਸਿਆਮਨਿਆਇ॥ਜੰਮਣੁਮਰਣਾਕਟਿਆਜੋਤੀਜੋਤਿਮਿਲਾਇ॥੧॥
॥ਮਃ੩ ॥ਬਿਲਾਵਲੁਕਰਿਹੁਤੁਮ੍ਹਪਿਆਰਿਹੋਇਏਕਸੁਸਿਉਲਿਵਲਾਇ॥ਜ
ਮਮਰਣਦੁਖੁਕਟੀਐਸਚੇਰਹੈਸਮਾਇ॥ਸਦਾਬਿਲਾਵਲੁਅਨੰਦੁਹੈਜੇਚਲਹਿਸ
ਤਿਗੁਰਭਾਇ॥ਸਤਸੰਗਤੀਬਹਿਭਾਉਕਰਿਸਦਾਹਰਿਕੇਗੁਣਗਾਇ॥ਨਾਨਕਸੇਜ
ਨਸੋਹਣੇਜਿਗੁਰਮੁਖਿਮੇਲਿਮਿਲਾਇ॥੨॥ਪਉੜੀ॥ ਸਭਨਾਜੀਆਵਿ
ਚਿਹਰਿਆਪਿਸੋਭਗਤਾਕਾਮਿਤੁਹਰਿ॥ਸਭੁਕੋਈਹਰਿਕੈਵਸਿਭਗਤਾਕੈਅਨੰਦੁਘਰਿ
॥ਹਰਿਭਗਤਾਕਾਮੇਲੀਸਰਬਤਸਉਨਿਸੁਲਜਨਟੰਗਧਰਿ॥ਹਰਿਸਭਨਾਕਾਹੈਖਸ
ਮੁਸੋਭਗਤਜਨਚਿਤਿਕਰਿ॥ਤੁਧੁਅਪੜਿਕੋਇਨਸਕੈਸਭਝਖਿਝਖਿਪਵੈਝੜਿ
੨॥ਸਲੋਕਮਃ੩ ॥ਬ੍ਰਹਮੁਬਿੰਦਹਿਤੇਬ੍ਰਾਹਮਣਾਜੇਚਲਹਿਸਤਿਗੁਰਭਾ
ਇ॥ਜਿਨਕੈਹਿਰਦੈਹਰਿਵਸੈਹਉਮੈਰੋਗੁਗਵਾਇ॥ਗੁਣਰਵਹਿਗੁਣਸੰਗ੍ਰਹਹਿ
ਜੋਤੀਜੋਤਿਮਿਲਾਇ॥ਇਸੁਜੁਗਮਹਿਵਿਰਲੇਬ੍ਰਾਹਮਣਬ੍ਰਹਮੁਬਿੰਦਹਿਚਿਤ
ਲਾਇ॥ਨਾਨਕਜਿਨਕਉਨਦਰਿਕਰੇਹਰਿਸਚਾਸੇਨਾਮਿਰਹੇਲਿਵਲਾਇ॥੧॥ਮਃ
੩ ॥ਸਤਿਗੁਰਕੀਸੇਵਨਕੀਤੀਆਸਬਦਿਨਲਗੋਭਾਉ॥ਹਉਮੈਰੋਗੁਕਮਾਵਣ

ਅਤਿਦੀਰਘੁਬਹੁਸੁਆਉ॥ਮਨਹਠਿਕਰਮਕਮਾਵਣੇਫਿਰਿਫਿਰਿਜੋਨੀਪਾਇ॥ਗੁਰ
ਮੁਖਿਜਨਮੁਸਫਲੁਹੈਜਿਸਨੋਆਪੇਲਏਮਿਲਾਇ॥ਨਾਨਕਨਦਰੀਨਦਰਿਕਰੇਤਾਨਾ
ਮੁਧਨੁਪਲੈਪਾਇ॥੨॥ਪਉੜੀ॥ ਸਭਵਡਿਆਈਆਹਰਿਨਾਮਵਿਚਿਹਰਿਗੁ
ਰਮੁਖਿਧਿਆਈਐ॥ਜਿਵਸਤੁਮੰਗੀਐਸਾਈਪਾਈਐਜੇਨਾਮਿਚਿਤੁਲਾਈਐ॥ਗੁ
ਹਜਗਲਜੀਅਕੀਕੀਚੈਸਤਿਗੁਰੂਪਾਸਿਤਾਸਰਬਸੁਖੁਪਾਈਐ॥ਗੁਰੁਪੂਰਾਹਰਿ
ਉਪਦੇਸੁਦੇਇਸਭਭੁਖਲਹਿਜਾਈਐ॥ਜਿਸੁਪੂਰਬਿਹੋਵੈਲਿਖਿਆਸੋਹਰਿਗੁਣ
ਗਾਈਐ॥੩॥ਸਲੋਕਮਃ੩ ॥ ਸਤਿਗੁਰਤੇਖਾਲੀਕੋਨਹੀਮੇਰੈਪ੍ਰਭਿਮੇਲਿਮਿ
ਲਾਏ॥ਸਤਿਗੁਰਕਾਦਰਸਨੁਸਫਲੁਹੈਜੇਹਾਕੋਇਛੇਤੇਹਾਫਲੁਪਾਏ॥ਗੁਰਕਾਸ
ਬਦੁਅੰਮ੍ਰਿਤੁਹੈਸਭਤ੍ਰਿਸਨਾਭੁਖਗਵਾਏ॥ਹਰਿਰਸੁਪੀਸੰਤੋਖੁਹੋਆਸਚੁਵਸਿਆਮ
ਨਿਆਏ॥ਸਚੁਧਿਆਇਅਮਰਾਪਦੁਪਾਇਆਅਨਹਦਸਬਦਵਜਾਏ॥ਸਚੋ
ਦਹਦਿਸਿਪਸਰਿਆਗੁਰਕੈਸਹਜਿਸੁਭਾਏ॥ਨਾਨਕਜਿਨਅੰਦਰਿਸਚੁਹੈਸੇਜਨਛ
ਪਹਿਨਕਿਸੈਦੇਛਪਾਏ॥੧॥ਮਃ੩ ॥ਗੁਰਸੇਵਾਤੇਹਰਿਪਾਈਐਜਾਕਉਨਦਰਿਕ
ਰੇਇ॥ਮਾਨਸਤੇਦੇਵਤੇਭਏਸਚੀਭਗਤਿਜਿਸੁਦੇਇ॥ਹਉਮੈਮਾਰਿਮਿਲਾਇਅ
ਨੁਗੁਰਕੈਸਬਦਿਸੁਚੇਇ॥ਨਾਨਕਸਹਜੇਮਿਲਿਰਹੇਨਾਮੁਵਡਿਆਈਦੇਇ॥੨॥
ਪਉੜੀ॥ ਗੁਰਸਤਿਗੁਰਵਿਚਿਨਾਵੈਕੀਵਡੀਵਡਿਆਈਹਰਿਕਰਤੈਆਪਿ
ਵਧਾਈ॥ਸੇਵਕਸਿਖਸਭਿਵੇਖਿਵੇਖਿਜੀਵਨਿਓਨ੍ਹਾਅੰਦਰਿਹਿਰਦੈਭਾਈ॥ਨਿੰਦ
ਕਦੁਸਟਵਡਿਆਈਵੇਖਿਨਸਕਨਿਓਨ੍ਹਾਪਰਾਇਆਭਲਾਨਸੁਖਾਈ॥ਕਿਆਹੋਵੈ
ਕਿਸਹੀਕੀਝਖਮਾਰੀਜਾਸਚੇਸਿਉਬਣਿਆਈ॥ਜਿਗਲਕਰਤੇਭਾਵੈਸਾਨਿਤ
ਨਿਤਚੜੈਸਵਾਈਸਭਝਖਿਝਖਿਮਰੈਲੋਕਾਈ॥੪॥ਸਲੋਕਮਃ੩ ॥
ਧ੍ਰਿਗੁਏਹਆਸਾਦੂਜੇਭਾਵਕੀਜੋਮੋਹਿਮਾਇਆਚਿਤੁਲਾਏ॥ਹਰਿਸੁਖੁਪਲ੍ਹਰਿ
ਤਿਆਗਿਆਨਾਮੁਵਿਸਾਰਿਦੁਖੁਪਾਏ॥ਮਨਮੁਖਅਗਿਆਨੀਅੰਧੁਲੇਜਨਮਿ
ਮਰਹਿਫਿਰਿਆਵੈਜਾਏ॥ਕਾਰਜਸਿਧਿਨਹੋਵਨੀਅੰਤਿਗਇਆਪਛੁਤਾਏ॥ਜਿ
ਸੁਕਰਮੁਹੋਵੈਤਿਸੁਸਤਿਗੁਰੁਮਿਲੈਸੋਹਰਿਹਰਿਨਾਮੁਧਿਆਏ॥ਨਾਮਿਰਤੇਜਨਸਦਾ

ਸੁਖੁਪਾਇਨਿਜਨਨਾਨਕਤਿਨਬਲਿਜਾਇਐ॥੧॥ਮਃ੩॥ ਆਸਾਮਨਸਾਜਗਿਮੋਹ
ਣੀਜਿਨਿਮੋਹਿਆਸੰਸਾਰੁ॥ਸਭੁਕੋਜਮਕੇਚੀਰੇਵਿਚਿਹੈਜੇਤਾਸਭੁਆਕਾਰੁ॥ਹੁ
ਕਮੀਹੀਜਮੁਲਗਦਾਸੋਉਬਰੈਜਿਸੁਬਖਸੈਕਰਤਾਰੁ॥ਨਾਨਕਗੁਰਪਰਸਾਦੀਇਹੁ
ਮਨੁਤਾਂਤਰੈਜਾਛੋਡੈਅਹੰਕਾਰੁ॥ਆਸਾਮਨਸਾਮਾਰੇਨਿਰਾਸੁਹੋਇਗੁਰਸਬਦੀਵੀਚਾ
ਰੁ॥੨॥ਪਉੜੀ॥ ਜਿਥੈਜਾਈਐਜਗਤਮਹਿਤਿਥੈਹਰਿਸਾਈ॥ਅਗੈਸਭੁਆ
ਪੇਵਰਤਦਾਹਰਿਸਚਾਨਿਆਈ॥ਕੂੜਿਆਰਾਕੇਮੁਹਫਿਟਕੀਅਹਿਸਚੁਭਗਤਿਵ
ਡਿਆਈ॥ਸਚੁਸਾਹਿਬੁਸਚਾਨਿਆਉਹੈਸਿਰਿਨਿੰਦਕਛਾਈ॥ਜਨਨਾਨਕਸਚੁ
ਅਰਾਧਿਆਗੁਰਮੁਖਿਸੁਖੁਪਾਈ॥੫॥ਸਲੋਕਮਃ੩॥ ਪੂਰੈਭਾਗਿਸਤਿਗੁ
ਰੁਪਾਈਐਜੇਹਰਿਪ੍ਰਭੁਬਖਸਕਰੇਇ॥ਓਪਾਵਾਸਿਰਿਓਪਾਉਹੈਨਾਉਪਰਾਪਤਿ
ਹੋਇ॥ਅੰਦਰੁਸੀਤਲੁਸਾਂਤਿਹੈਹਿਰਦੈਸਦਾਸੁਖੁਹੋਇ॥ਅੰਮ੍ਰਿਤੁਖਾਣਾਪੈਨ
ਣਾਨਾਨਕਨਾਇਵਡਿਆਈਹੋਇ॥੧॥ਮਃ੩॥ ਏਮਨਗੁਰਕੀਸਿਖਸੁਣਿਪਾਇ
ਹਿਗੁਣੀਨਿਧਾਨੁ॥ਸੁਖਦਾਤਾਤੇਰੈਮਨਿਵਸੈਹਉਮੈਜਾਇਅਭਿਮਾਨੁ॥ਨਾਨਕਨ
ਦਰੀਪਾਈਐਅੰਮ੍ਰਿਤੁਗੁਣੀਨਿਧਾਨੁ॥੨॥ਪਉੜੀ॥ ਜਿਤਨੇਪਾਤਿਸਾਹਸਾਹ
ਰਾਜੇਖਾਨਉਮਰਾਵਸਿਕਦਾਰਹਹਿਤਿਤਨੇਸਭਿਹਰਿਕੇਕੀਏ॥ਜੋਕਿਛੁਹਰਿਕਰਾਵੈ
ਸੁਓਇਕਰਹਿਸਭਿਹਰਿਕੇਅਰਥੀਏ॥ਸੋਐਸਾਹਰਿਸਭਨਾਕਾਪ੍ਰਭੁਸਤਿਗੁਰਕੈਵ
ਲਿਹੈਤਿਨਿਸਭਿਵਰਨਚਾਰੇਖਾਣੀਸਭਸ੍ਰਿਸਟਿਗੋਲੇਕਰਿਸਤਿਗੁਰਅਗੈਕਾਰ
ਕਮਾਵਣਕਉਦੀਏ॥ਹਰਿਸੇਵੇਕੀਐਸੀਵਡਿਆਈਦੇਖਹੁਹਰਿਸੰਤਹੁਜਿਨਿਵਿਚਹੁ
ਕਾਇਆਨਗਰੀਦੁਸਮਨਦੂਤਸਭਿਮਾਰਿਕਢੀਏ॥ਹਰਿਹਰਿਕਿਰਪਾਲੁਹੋਆਭ
ਗਤਜਨਾਉਪਰਿਹਰਿਆਪਣੀਕਿਰਪਾਕਰਿਹਰਿਆਪਿਰਖਿਲੀਏ॥੬॥ਸਲੋ
ਕਮਃ੩॥ ਅੰਦਰਿਕਪਟੁਸਦਾਦੁਖੁਹੈਮਨਮੁਖਧਿਆਨੁਨਲਾਗੈ॥ਦੁਖਵਿ
ਚਿਕਾਰਕਮਾਵਣੀਦੁਖੁਵਰਤੈਦੁਖੁਆਗੈ॥ਕਰਮੀਸਤਿਗੁਰੁਭੇਟੀਐਤਾਸਚਿਨਾ
ਮਿਲਿਵਲਾਗੈ॥ਨਾਨਕਸਹਜੇਸੁਖੁਹੋਇਅੰਦਰਹੁਭ੍ਰਮੁਭਉਭਾਗੈ॥੧॥ਮਃ੩॥
ਗੁਰਮੁਖਿਸਦਾਹਰਿਰੰਗੁਹੈਹਰਿਕਾਨਾਉਮਨਿਭਾਇਆ॥ਗੁਰਮੁਖਿਵੇਖਣੁਬੋਲਣਾ

ਨਾਮੁਜਪਤਸੁਖੁਪਾਇਆ॥ਨਾਨਕਗੁਰਮੁਖਿਗਿਆਨੁਪ੍ਰਗਾਸਿਆਤਿਮਰਅਗਿ
ਆਨੁਅੰਧੇਰੁਚੁਕਾਇਆ॥੨॥ਮਃ੩॥ ਮਨਮੁਖਮੈਲੇਮਰਹਿਗਵਾਰ॥ਗੁਰਮੁਖਿ
ਨਿਰਮਲਹਰਿਰਾਖਿਆਉਰਧਾਰਿ॥ਭਨਤਿਨਾਨਕੁਸੁਣਹੁਜਨਭਾਈ॥ਸਤਿਗੁਰੁ
ਸੇਵਿਹੁਹਉਮੈਮਲੁਜਾਈ॥ਅੰਦਰਿਸੰਸਾਦੂਖੁਵਿਆਪੇਸਿਰਿਧੰਧਾਨਿਤਮਾਰ॥ਦੂਜੈ
ਭਾਇਸੂਤੇਕਬਹੁਨਜਾਗਹਿਮਾਇਆਮੋਹਪਿਆਰ॥ਨਾਮੁਨਚੇਤਹਿਸਬਦੁਨਵੀਚਾ
ਰਹਿਇਹੁਮਨਮੁਖਕਾਬੀਚਾਰ॥ਹਰਿਨਾਮੁਨਭਾਇਆਬਿਰਥਾਜਨਮੁਗਵਾਇਆ
ਨਾਨਕਜਮੁਮਾਰਿਕਰੇਖੁਆਰ॥੩॥ਪਉੜੀ॥ ਜਿਸਨੋਹਰਿਭਗਤਿਸਚੁਬ
ਖਸੀਅਨੁਸੋਸਚਾਸਾਹੁ॥ਤਿਸਕੀਮੁਹਤਾਜੀਲੋਕੁਕਢਦਾਹੋਰਤੁਹਟਿਨਵਥੁਨਵੇਸਾ
ਹੁ॥ਭਗਤਜਨਾਕਉਸਨਮੁਖੁਹੋਵੈਸੁਹਰਿਰਾਸਿਲਏਵੇਮੁਖਭਸੁਪਾਹੁ॥ਹਰਿਕੇਨਾਮ
ਕੇਵਾਪਾਰੀਹਰਿਭਗਤਹਹਿਜਮੁਜਾਗਾਤੀਤਿਨਾਨੇੜਿਨਜਾਹੁ॥ਜਨਨਾਨਕਿਹਰਿਨਾ
ਮਧਨੁਲਦਿਆਸਦਾਵੇਪਰਵਾਹੁ॥੭॥ਸਲੋਕਮਃ੩॥ ਇਸੁਜੁਗਮਹਿ
ਭਗਤੀਹਰਿਧਨੁਖਟਿਆਹੋਰੁਸਭੁਜਗਤੁਭਰਮਿਭੁਲਾਇਆ॥ਗੁਰਪਰਸਾਦੀਨਾ
ਮੁਮਨਿਵਸਿਆਅਨਦਿਨੁਨਾਮੁਧਿਆਇਆ॥ਬਿਖਿਆਮਾਹਿਉਦਾਸਹੈਹਉਮੈਸ
ਬਦਿਜਲਾਇਆ॥ਆਪਿਤਰਿਆਕੁਲਉਧਰੇਧੰਨੁਜਣੇਦੀਮਾਇਆ॥ਸਦਾਸ
ਹਜੁਸੁਖੁਮਨਿਵਸਿਆਸਚੇਸਿਉਲਿਵਲਾਇਆ॥ਬ੍ਰਹਮਾਬਿਸਨੁਮਹਾਦੇਉਤ੍ਰੈ
ਗੁਣਭੁਲੇਹਉਮੈਮੋਹੁਵਧਾਇਆ॥ਪੰਡਿਤਪੜਿਪੜਿਮੋਨੀਭੁਲੇਦੂਜੈਭਾਇਚਿਤੁ
ਲਾਇਆ॥ਜੋਗੀਜੰਗਮਸੰਨਿਆਸੀਭੁਲੇਵਿਣੁਗੁਰਤਤੁਨਪਾਇਆ॥ਮਨਮੁਖ
ਦੁਖੀਏਸਦਾਭ੍ਰਮਿਭੁਲੇਤਿਨੀਬਿਰਥਾਜਨਮੁਗਵਾਇਆ॥ਨਾਨਕਨਾਮਿਰਤੇਸੇਈ
ਜਨਸਮਧੇਜਿਆਪੇਬਖਸਿਮਿਲਾਇਆ॥੧॥ਮਃ੩॥ ਨਾਨਕਸੋਸਾਲਾਹੀਐ
ਜਿਸੁਵਸਿਸਭੁਕਿਛੁਹੋਇ॥ਤਿਸਹਿਸਰੇਵਹੁਪ੍ਰਾਣੀਹੋਤਿਸੁਬਿਨੁਅਵਰੁਨਕੋਇ॥
ਗੁਰਮੁਖਿਅੰਤਰਿਮਨਿਵਸੈਸਦਾਸਦਾਸੁਖੁਹੋਇ॥੨॥ਪਉੜੀ॥ ਜਿ
ਨੀਗੁਰਮੁਖਿਹਰਿਨਾਮੁਧਨੁਨਖਟਿਓਸੇਦੇਵਾਲੀਏਜੁਗਮਾਹਿ॥ਓਇਮੰਗਦੇਫਿਰਹਿ
ਸਭਜਗਤਮਹਿਕੋਈਮੁਹਿਥੁਕਨਤਿਨਕਉਪਾਹਿ॥ਪਰਾਈਬਖੀਲੀਕਰਹਿਆ

ਪਣੀਪਰਤੀਤਿਖੋਵਨਿਸਗਵੀਭੀਆਪੁਲਖਾਹਿ॥ਜਿਸੁਧਨਕਾਰਣਿਚੁਗਲੀਕਰਹਿ
ਸੋਧਨੁਚੁਗਲੀਹਥਿਨਆਵੈਓਇਭਾਵੈਤਿਥੈਜਾਹਿ॥ਗੁਰਮੁਖਿਸੇਵਕਭਾਇਹਰਿਧਨੁਮਿ
ਲੈਤਿਥਹੁਕਰਮਹੀਣਲੈਨਸਕਹਿਹੋਰਥੈਦੇਸਦਿਸੰਤਰਿਹਰਿਧਨੁਨਾਹਿ॥੮॥ਸਲੋਕਮਃ
੩ ॥ਗੁਰਮੁਖਿਸੰਸਾਮੂਲਿਨਹੋਵਈਚਿੰਤਾਵਿਚਹੁਜਾਇ॥ਜੋਕਿਛੁਹੋਇਸੁਸਹ
ਜੇਹੋਇਕਹਣਾਕਿਛੂਨਜਾਇ॥ਨਾਨਕਤਿਨਕਾਆਖਿਆਆਪਿਸੁਣੇਜਿਲਇਅਨੁ
ਪੰਨੈਪਾਇ॥੧॥ਮਃ੩ ॥ਕਾਲੁਮਾਰਿਮਨਸਾਮਨਹਿਸਮਾਣੀਅੰਤਰਿਨਿਰਮਲੁਨਾ
ਉ॥ਅਨਦਿਨੁਜਾਗੈਕਦੇਨਸੋਵੈਸਹਜੇਅੰਮ੍ਰਿਤੁਪਿਆਉ॥ਮੀਠਾਬੋਲੇਅੰਮ੍ਰਿਤਬਾਣੀ
ਅਨਦਿਨੁਹਰਿਗੁਣਗਾਉ॥ਨਿਜਘਰਿਵਾਸਾਸਦਾਸੋਹਦੇਨਾਨਕਤਿਨਮਿਲਿਆਸੁਖੁ
ਪਾਉ॥੨॥ਪਉੜੀ॥ ॥ਹਰਿਧਨੁਰਤਨਜਵੇਹਰੀਸੋਗੁਰਿਹਰਿਧਨੁਹਰਿਪਾਸਹੁਦੇਵਾ
ਇਆ॥ਜੇਕਿਸੈਕਿਹੁਦਿਸਿਆਵੈਤਾਕੋਈਕਿਹੁਮੰਗਿਲਏਅਕੈਕੋਈਕਿਹੁਦੇਵਾਏ
ਹੁਹਰਿਧਨੁਜੋਰਿਕੀਤੈਕਿਸੈਨਾਲਿਨਜਾਇਵੰਡਾਇਆ॥ਜਿਸਨੋਸਤਿਗੁਰਨਾਲਿਹਰਿ
ਸਰਧਾਲਾਏਤਿਸੁਹਰਿਧਨਕੀਵੰਡਹਥਿਆਵੈਜਿਸਨੋਕਰਤੈਧੁਰਿਲਿਖਿਪਾਇਆ
ਇਸੁਹਰਿਧਨਕਾਕੋਈਸਰੀਕੁਨਾਹੀਕਿਸੈਕਾਖਤੁਨਾਹੀਕਿਸੈਕੈਸੀਵਬੰਨੈਰੋਲੁਨਾਹੀਜੇ
ਕੋਹਰਿਧਨਕੀਬਖੀਲੀਕਰੇਤਿਸਕਾਮੁਹੁਹਰਿਚਹੁਕੁੰਡਾਵਿਚਿਕਾਲਾਕਰਾਇਆ
ਹਰਿਕੇਦਿਤੇਨਾਲਿਕਿਸੈਜੋਰੁਬਖੀਲੀਨਚਲਈਦਿਹੁਦਿਹੁਨਿਤਨਿਤਚੜੈਸਵਾ
ਇਆ॥੯॥ਸਲੋਕਮਃ੩ ॥ਜਗਤੁਜਲੰਦਾਰਖਿਲੈਆਪਣੀਕਿਰਪਾਧਾ
ਰਿ॥ਜਿਤੁਦੁਆਰੈਉਬਰੈਤਿਤੈਲੈਹੁਉਬਾਰਿ॥ਸਤਿਗੁਰਿਸੁਖੁਵੇਖਾਲਿਆਸਚਾ
ਸਬਦੁਬੀਚਾਰਿ॥ਨਾਨਕਅਵਰੁਨਸੁਝਈਹਰਿਬਿਨੁਬਖਸਣਹਾਰੁ॥੧॥ਮਃ੩
ਹਉਮੈਮਾਇਆਮੋਹਣੀਦੂਜੈਲਗੈਜਾਇ॥ਨਾਇਹਮਾਰੀਨਾਮਰੈਨਾਇਹਹਟਿਵਿਕਾ
ਇ॥ਗੁਰਕੈਸਬਦਿਪਰਜਾਲੀਐਤਾਇਹਵਿਚਹੁਜਾਇ॥ਤਨੁਮਨੁਹੋਵੈਉਜਲਾ
ਨਾਮੁਵਸੈਮਨਿਆਇ॥ਨਾਨਕਮਾਇਆਕਾਮਾਰਣੁਸਬਦੁਹੈਗੁਰਮੁਖਿਪਾਇਆ
ਜਾਇ॥੨॥ਪਉੜੀ॥ ॥ਸਤਿਗੁਰਕੀਵਡਿਆਈਸਤਿਗੁਰਿਦਿਤੀਧੁਰਹੁ
ਹੁਕਮੁਬੁਝਿਨੀਸਾਣੁ॥ਪੁਤੀਭਾਤੀਈਜਾਵਾਈਸਕੀਅਗਹੁਪਿਛਹੁਟੋਲਿਡਿਠਾ

ਲਾਹਿਓਨੁਸਭਨਾਕਾਅਭਿਮਾਨੁ॥ਜਿਥੈਕੋਵੇਖੈਤਿਥੈਮੇਰਾਸਤਿਗੁਰੂਹਰਿਬਖਸਿ
ਓਸੁਸਭੁਜਹਾਨੁ॥ਜਿਸਤਿਗੁਰਨੋਮਿਲਿਮੰਨੇਸੁਹਲਤਿਪਲਤਿਸਿਝੈਜਿਵੇਮੁਖੁਹੋ
ਵੈਸੁਫਿਰੈਭਰਿਸਟਥਾਨੁ॥ਜਨਨਾਨਕਕੈਵਲਿਹੋਆਮੇਰਾਸੁਆਮੀਹਰਿਸਜਣਪੁਰ
ਖੁਸੁਜਾਣੁ॥ਪਉਦੀਭਿਤਿਦੇਖਿਕੈਸਭਿਆਇਪਏਸਤਿਗੁਰਕੀਪੈਰੀਲਾਹਿਓਨੁ
ਸਭਨਾਕਿਅਹੁਮਨਹੁਗੁਮਾਨੁ॥੧੦॥ਸਲੋਕਮਃ੧ ॥ਕੋਈਵਾਹੇਕੋਲੁਣੈਕੋਪਾ
ਏਖਲਿਹਾਨਿ॥ਨਾਨਕਏਵਨਜਾਪਈਕੋਈਖਾਇਨਿਦਾਨਿ॥੧॥ਮਃ੧ ॥ਜਿਸੁ
ਮਨਿਵਸਿਆਤਰਿਆਸੋਇ॥ਨਾਨਕਜੋਭਾਵੈਸੋਹੋਇ॥੨॥ਪਉੜੀ॥ ॥ਪਾਰਬ੍ਰ
ਹਮਿਦਇਆਲਿਸਾਗਰੁਤਾਰਿਆ॥ਗੁਰਿਪੂਰੈਮਿਹਰਵਾਨਿਭਰਮੁਭਉਮਾਰਿਆ॥
ਕਾਮਕ੍ਰੋਧੁਬਿਕਰਾਲੁਦੂਤਸਭਿਹਾਰਿਆ॥ਅੰਮ੍ਰਿਤਨਾਮੁਨਿਧਾਨੁਕੰਠਿਉਰਿਧਾਰਿਆ॥
ਨਾਨਕਸਾਧੂਸੰਗਿਜਨਮੁਮਰਣੁਸਵਾਰਿਆ॥੧੧॥ਸਲੋਕਮਃ੩ ॥ਜਿਨੀਨਾਮੁ
ਵਿਸਾਰਿਆਕੂੜੇਕਹਣਕਹੰਨਿ॥ਪੰਚਚੋਰਤਿਨਾਘਰੁਮੁਹਨਿਹਉਮੈਅੰਦਰਿਸੰਨਿ॥
ਸਾਕਤਮੁਠੇਦੁਰਮਤੀਹਰਿਰਸੁਨਜਾਣੰਨਿ॥ਜਿਨੀਅੰਮ੍ਰਿਤੁਭਰਮਿਲੁਟਾਇਆਬਿ
ਖੁਸਿਉਰਚਹਿਰਚੰਨਿ॥ਦੁਸਟਾਸੇਤੀਪਿਰਹੜੀਜਨਸਿਉਵਾਦੁਕਰੰਨਿ॥ਨਾਨਕਸਾ
ਕਤਨਰਕਮਹਿਜਮਿਬਧੇਦੁਖਸਹੰਨਿ॥ਪਇਐਕਿਰਤਿਕਮਾਵਦੇਜਿਵਰਾਖਹਿ
ਤਿਵੈਰਹੰਨਿ॥੧॥ਮਃ੩ ॥ਜਿਨੀਸਤਿਗੁਰੁਸੇਵਿਆਤਾਣੁਨਿਤਾਣੇਤਿਸੁ॥ਸਾਸਿ
ਗਿਰਾਸਿਸਦਾਮਨਿਵਸੈਜਮੁਜੋਹਿਨਸਕੈਤਿਸੁ॥ਹਿਰਦੈਹਰਿਹਰਿਨਾਮਰਸੁਕਵਲਾ
ਸੇਵਕਿਤਿਸੁ॥ਹਰਿਦਾਸਾਕਾਦਾਸੁਹੋਇਪਰਮਪਦਾਰਥੁਤਿਸੁ॥ਨਾਨਕਮਨਿਤਨਿਜਿ
ਸੁਪ੍ਰਭੁਵਸੈਹਉਸਦਕੁਰਬਾਣੈਤਿਸੁ॥ਜਿਨਕਉਪੂਰਬਿਲਿਖਿਆਰਸੁਸੰਤਜਨਾ
ਸਿਉਤਿਸੁ॥੨॥ਪਉੜੀ॥ ॥ਜੋਬੋਲੇਪੂਰਾਸਤਿਗੁਰੂਸੋਪਰਮੇਸਰਿਸੁਣਿਆ
॥ਸੋਈਵਰਤਿਆਜਗਤਮਹਿਘਟਿਘਟਿਮੁਖਿਭਣਿਆ॥ਬਹੁਤੁਵਡਿਆਈਆ
ਸਾਹਿਬੈਨਹਜਾਹੀਗਣੀਆ॥ਸਚੁਸਹਜੁਅਨਦੁਸਤਿਗੁਰੂਪਾਸਿਸਚੀਗੁਰਮਣੀ
ਆ॥ਨਾਨਕਸੰਤਸਵਾਰੇਪਾਰਬ੍ਰਹਮਿਸਚੇਜਿਉਬਣਿਆ॥੧੨॥ਸਲੋਕਮਃ੩
॥ਆਪਣਾਆਪੁਨਪਛਾਣਈਹਰਿਪ੍ਰਭੁਜਾਤਾਦੂਰਿ॥ਗੁਰਕੀਸੇਵਾਵਿਸਰੀ

ਕਿਉਮਨੁਰਹੈਹਜੂਰਿ॥ਮਨਮੁਖਿਜਨਮੁਗਵਾਇਆਝੂਠੈਲਾਲਚਿਕੂੜਿ॥ਨਾਨਕ
ਬਖਸਿਮਿਲਾਇਅਨੁਸਚੈਸਬਦਿਹਦੂਰਿ॥੧॥ਮਃ੩ ॥ਹਰਿਪ੍ਰਭੁਸਚਾਸੋਹਿਲਾ
ਗੁਰਮੁਖਿਨਾਮੁਗੋਵਿੰਦੁ॥ਅਨਦਿਨੁਨਾਮੁਸਲਾਹਣਾਹਰਿਜਪਿਆਮਨਿਆਨੰਦੁ॥
ਵਡਭਾਗੀਹਰਿਪਾਇਆਪੂਰਨੁਪਰਮਾਨੰਦੁ॥ਜਨਨਾਨਕਨਾਮੁਸਲਾਹਿਆਬਹੁੜਿ
ਨਮਨਿਤਨਿਭੰਗੁ॥੨॥ਪਉੜੀ॥ ॥ਕੋਈਨਿੰਦਕੁਹੋਵੈਸਤਿਗੁਰੂਕਾਫਿਰਿਸਰ
ਣਿਗੁਰਆਵੈ॥ਪਿਛਲੇਗੁਨਹਸਤਿਗੁਰੁਬਖਸਿਲਏਸਤਸੰਗਤਿਨਾਲਿਰਲ
ਵੈ॥ਜਿਉਮੀਹਿਵੁਠੈਗਲੀਆਨਾਲਿਆਟੋਭਿਆਕਾਜਲੁਜਾਇਪਵੈਵਿਚਿ
ਰਸਰੀਸੁਰਸਰੀਮਿਲਤਪਵਿਤ੍ਰੁਪਾਵਨੁਹੋਇਜਾਵੈ॥ਏਹਵਡਿਆਈਸਤਿਗੁਰਨਿ
ਰਵੈਰਵਿਚਿਜਿਤੁਮਿਲਿਐਤਿਸਨਾਭੁਖਉਤਰੈਹਰਿਸਾਂਤਿਤੜਆਵੈ॥ਨਾਨਕਇ
ਹੁਅਚਰਜੁਦੇਖਹੁਮੇਰੇਹਰਿਸਚੇਸਾਹਕਾਜਿਸਤਿਗੁਰੂਨੋਮੰਨੈਸੁਸਭਨਾਭਾਵੈ॥
੧੩॥੧॥ਸੁਧੁ॥
ਬਿਲਾਵਲੁਬਾਣੀਭਗਤਾਕੀਕਬੀਰਜੀਉਕੀ॥ ੧ੴਸਤਿਨਾਮੁਕਰਤਾਪੁ
ਰਖੁਗੁਰਪ੍ਰਸਾਦਿ॥ ॥ਐਸੋਇਹੁਸੰਸਾਰੁਪੇਖਨਾਰਹਨੁਨਕੋਊਪਈਹੈਰੇ॥ਸੂਧੇ
ਸੂਧੇਰੇਗਿਚਲਹੁਤੁਮਨਤਰਕੁਧਕਾਦਿਵਈਹੈਰੇ॥੧॥ਰਹਾਉ॥ਬਾਰੇਬੂਢੇਤਰੁਨੇ
ਭਈਆਸਭਹੂਜਮੁਲੈਜਈਹੈਰੇ॥ਮਾਨਸੁਬਪੁਰਾਮੂਸਾਕੀਨੋਮੀਚੁਬਿਲਈਆਖਈ
ਹੈਰੇ॥੧॥ਧਨਵੰਤਾਅਰੁਨਿਰਧਨਮਨਈਤਾਕੀਕਛੂਨਕਾਨੀਰੇ॥ਰਾਜਾਪਰਜਾਸਮ
ਕਰਿਮਾਰੈਐਸੋਕਾਲੁਬਡਾਨੀਰੇ॥੨॥ਹਰਿਕੇਸੇਵਕਜੋਹਰਿਭਾਏਤਿਨਕੀਕਥਾਨਿ
ਰਾਰੀਰੇ॥ਆਵਹਿਨਜਾਹਿਨਕਬਹੂਮਰਤੇਪਾਰਬ੍ਰਹਮਸੰਗਾਰੀਰੇ॥੩॥ਪੁਤ੍ਰਕਲਤ੍ਰ
ਲਛਿਮੀਮਾਇਆਇਹੈਤਜਹੁਜੀਅਜਾਨੀਰੇ॥ਕਹਤਕਬੀਰੁਸੁਨਹੁਰੇਸੰਤਹੁਮਿ
ਲਿਹੈਸਾਰਿਗਪਾਨੀਰੇ॥੪॥੧॥ਬਿਲਾਵਲੁ॥ ॥ਬਿਦਿਆਨਪਰਉਬਾਦੁ
ਨਹੀਜਾਨਉ॥ਹਰਿਗੁਨਕਥਤਸੁਨਤਬਉਰਾਨੋ॥੧॥ਮੇਰੇਬਾਬਾਮੈਬਉਰਾਸਭਖਲਕ
ਸੈਆਨੀਮੈਬਉਰਾ॥ਮੈਬਿਗਰਿਓਬਿਗਰੈਮਤਿਅਉਰਾ॥੧॥ਰਹਾਉ॥ਆਪਿਨ
ਬਉਰਾਰਾਮਕੀਓਬਉਰਾ॥ਸਤਿਗੁਰੁਜਾਰਿਗਇਓਭ੍ਰਮੁਮੋਰਾ॥੨॥ਮੈਬਿਗਰੇਅ

ਹੀਮਤਿਥੋਰੀ॥ਮੇਰੇਭਰਮਿਭੂਲਉਮਤਿਕੋਈ॥੩॥ਸੋਬਉਰਾਜੋਆਪੁਨਪਛਾਨੈ॥
ਆਪੁਪਛਾਨੈਤਏਕੈਜਾਨੈ॥੪॥ਅਬਹਿਨਮਾਤਾਸੁਕਬਹੁਨਮਾਤਾ॥ਕਹਿਕਬੀਰਰਾਮੈ
ਰੰਗਿਰਾਤਾ॥੫॥੨॥ਬਿਲਾਵਲੁ॥ ॥ਗ੍ਰਿਹੁਤਜਿਬਨਖੰਡਜਾਈਐਚੁਨਿ
ਖਾਈਐਕੰਦਾ॥ਅਜਹੁਬਿਕਾਰਨਛੋਡਈਪਾਪੀਮਨੁਮੰਦਾ॥੧॥ਕਿਉਛੂਟਉਕੈਸੇ
ਤਰਉਭਵਜਲਨਿਧਿਭਾਰੀ॥ਰਾਖੁਰਾਖੁਮੇਰੇਬੀਠੁਲਾਜਨੁਸਰਨਿਤੁਮ੍ਹਾਰੀ॥੧॥ਰਹਾ
ਉ॥ਬਿਖੈਬਿਖੈਕੀਬਾਸਨਾਤਜੀਅਨਹਜਾਈ॥ਅਨਿਕਜਤਨਕਰਿਰਾਖੀਐਫਿਰਿ
ਫਿਰਿਲਪਟਾਈ॥੨॥ਜਰਾਜੀਵਨਜੋਬਨੁਗਇਆਕਿਛੁਕੀਆਨਨੀਕਾ॥ਇ
ਹੁਜੀਅਰਾਨਿਰਮੋਲਕੋਕਉਡੀਲਗਿਮੀਕਾ॥੩॥ਕਹੁਕਬੀਰਮੇਰੇਮਾਧਵਾਤੂਸਰ
ਬਬਿਆਪੀ॥ਤੁਮਸਮਸਰਿਨਾਹੀਦਇਆਲੁਮੋਹਿਸਮਸਰਿਪਾਪੀ॥੪॥੩॥
ਬਿਲਾਵਲੁ॥ ॥ਨਿਤਉਠਿਕੋਰੀਗਾਗਰਿਆਨੈਲੀਪਤਜੀਉਗਇਓ॥
ਤਾਨਾਬਾਨਾਕਛੂਨਸੂਝੈਹਰਿਹਰਿਰਸਿਲਪਟਿਓ॥੧॥ਹਮਾਰੇਕੁਲਕਉਨੇਰਾਮੁਕਹਿ
ਓ॥ਜਬਕੀਮਾਲਾਲਈਨਿਪੂਤੇਤਬਤੇਸੁਖੁਨਭਇਓ॥੧॥ਰਹਾਉ॥ਸੁਨਹੁਜਿਠਾ
ਨੀਸੁਨਹੁਦਿਰਾਨੀਅਚਰਜੁਏਕੁਭਇਓ॥ਸਾਤਸੂਤਇਨਿਮੁਡੀਏਖੋਏਇਹੁਮੁਡੀ
ਆਕਿਉਨਮੁਇਓ॥੨॥ਸਰਬਸੁਖਾਕਾਏਕੁਹਰਿਸੁਆਮੀਸੋਗੁਰਿਨਾਮੁਦਇਓ॥
ਸੰਤਪ੍ਰਹਲਾਦਕੀਪੈਜਜਿਨਿਰਾਖੀਹਰਨਾਖਸੁਨਖਬਿਦਰਿਓ॥੩॥ਘਰਕੇਦੇ
ਵਪਿਤਰਕੀਛੋਡੀਗੁਰਕੋਸਬਦੁਲਇਓ॥ਕਹਤਕਬੀਰੁਸਗਲਪਾਪਖੰਡਨੁਸੰ
ਤਹਲੈਉਧਰਿਓ॥੪॥੪॥ਬਿਲਾਵਲੁ॥ ॥ਕੋਊਹਰਿਸਮਾਨਿਨਹੀਰਾਜਾ॥
ਏਭੂਪਤਿਸਭਦਿਵਸਚਾਰਿਕੇਝੂਠੇਕਰਤਦਿਵਾਜਾ॥੧॥ਰਹਾਉ॥ਤੇਰੋਜਨੁਹੋਇਸੋ
ਇਕਤਡੋਲੈਤੀਨਿਭਵਨਪਰਛਾਜਾ॥ਹਾਥੁਪਸਾਰਿਸਕੈਕੋਜਨਕਉਬੋਲਿਸਕੈਨਅੰ
ਦਾਜਾ॥੧॥ਚੇਤਿਅਚੇਤਮੂੜ੍ਹਮਨਮੇਰੇਬਾਜੇਅਨਹਦਬਾਜਾ॥ਕਹਿਕਬੀਰਸੰਸਾਭ੍ਰ
ਮੁਚੂਕੋਧ੍ਰੂਪ੍ਰਹਿਲਾਦਨਿਵਾਜਾ॥੨॥੫॥ਬਿਲਾਵਲੁ॥ ॥ਰਾਖਿਲੇਹੁਹਮਤੇ
ਬਿਗਰੀ॥ਸੀਲੁਧਰਮੁਜਪੁਭਗਤਿਨਕੀਨੀਹਉਅਭਿਮਾਨਟੇਢਪਗਰੀ॥੧॥ਰਹਾਉ
॥ਅਮਰਜਾਨਿਸੰਚੀਇਹਕਾਇਆਇਹਮਿਥਿਆਕਾਚੀਗਾਗਰੀ॥ਜਿਨਹਿਨਿਵਾ

ਜਿਸਜਿਹਮਕੀਏਤਿਸਹਿਬਿਸਾਰਿਓਅਵਰਲਗਰੀ॥੧॥ਸੰਪਿਕੋਤੇਨਿਜਪਨੀ
ਕਹੀਅਉਸਰਨਿਪਰੇਤੁਮਰੀਪਗਰੀ॥ਕਹਿਕਬੀਰਇਹਬਿਨਤੀਸੁਨੀਅਹੁਮਤਘ
ਲਹੁਜਮਕੀਖਬਰੀ॥੨॥੬॥ਬਿਲਾਵਲੁ॥ਦਰਮਾਦੇਠਾਢੇਦਰਬਾਰਿ॥
ਤੁਝਬਿਨੁਸੁਰਤਿਕਰੈਕੋਮੇਰੀਦਰਸਨੁਦੀਜੈਖੋਲ੍ਹਿਕਿਵਾਰ॥੧॥ਰਹਾਉ॥ਤੁਮਧਨ
ਧਨੀਉਦਾਰਤਿਆਗੀਸ੍ਰਵਨਨਸੁਨੀਅਤੁਸੁਜਸੁਤੁਮ੍ਹਾਰ॥ਮਾਗਉਕਾਹਿਰੰਕਸਭਦੇ
ਖਉਤੁਮ੍ਹਹੀਤੇਮੇਰੋਨਿਸਤਾਰੁ॥੧॥ਜੈਦੇਉਨਾਮਾਬਿਪਸੁਦਾਮਾਤਿਨਕਉਕ੍ਰਿਪਾਭਈ
ਹੈਅਪਾਰ॥ਕਹਿਕਬੀਰਤੁਮਸੰਮ੍ਰਥਦਾਤੇਚਾਰਿਪਦਾਰਥਦੇਤਨਬਾਰ॥੨॥੭॥
ਬਿਲਾਵਲੁ॥ਡੰਡਾਮੁੰਦ੍ਰਾਖਿੰਥਾਆਧਾਰੀ॥ਭ੍ਰਮਕੈਭਾਇਭਵੈਭੇਖਧਾਰੀ
॥੧॥ਆਸਨੁਪਵਨਦੂਰਿਕਰਿਬਵਰੇ॥ਛੋਡਿਕਪਟੁਨਿਤਹਰਿਭਜੁਬਵਰੇ॥੧॥ਰਹਾ
ਉ॥ਜਿਹਤੂਜਾਚਹਿਸੋਤ੍ਰਿਭਵਨਭੋਗੀ॥ਕਹਿਕਬੀਰਕੇਸੌਜਗਿਜੋਗੀ॥੨॥੮॥
ਬਿਲਾਵਲੁ॥ਇਨਿਮਾਇਆਜਗਦੀਸਗੁਸਾਈਤੁਮਰੇਚਰਨਬਿਸਰੇ॥ਕਿੰ
ਚਤਪ੍ਰੀਤਿਨਉਪਜੈਜਨਕਉਜਨਕਹਾਕਰਹਿਬੇਚਾਰੇ॥੧॥ਰਹਾਉ॥ਧ੍ਰਿਗੁਤਨੁਧ੍ਰਿ
ਗੁਧਨੁਧ੍ਰਿਗੁਇਹਮਾਇਆਧ੍ਰਿਗੁਧ੍ਰਿਗੁਮਤਿਬੁਧਿਫੰਨੀ॥ਇਸਮਾਇਆਕਉਦ੍ਰਿ
ੜੁਕਰਿਰਾਖਹੁਬਾਂਧੇਆਪਬਚੰਨੀ॥੧॥ਕਿਆਖੇਤੀਕਿਆਲੇਵਾਦੇਈਪਰਪੰਚਝੂ
ਠੁਗੁਮਾਨਾ॥ਕਹਿਕਬੀਰਤੇਅੰਤਿਬਿਗੂਤੇਆਇਆਕਾਲੁਨਿਦਾਨਾ॥੨॥੯॥ਬਿ
ਲਾਵਲੁ॥ਸਰੀਰਸਰੋਵਰਭੀਤਰੇਆਛੈਕਮਲਅਨੂਪ॥ਪਰਮਜੋਤਿਪੁ
ਰਖੋਤਮੋਜਾਕੈਰੇਖਨਰੂਪ॥੧॥ਰੇਮਨਹਰਿਭਜੁਭ੍ਰਮੁਤਜਹੁਜਗਜੀਵਨਰਾਮ॥੧॥ਰਹਾ
ਉ॥ਆਵਤਕਛੂਨਦੀਸਈਨਹਦੀਸੈਜਾਤ॥ਜਹਉਪਜੈਬਿਨਸੈਤਹੀਜੈਸੇਪੁਰਿਵ
ਨਪਾਤ॥੨॥ਮਿਥਿਆਕਰਿਮਾਇਆਤਜੀਸੁਖਸਹਜਬੀਚਾਰਿ॥ਕਹਿਕਬੀਰਸੇ
ਵਾਕਰਹੁਮਨਮੰਝਿਮੁਰਾਰਿ॥੩॥੧੦॥ਬਿਲਾਵਲੁ॥ਜਨਮਮਰਨਕਾਭ੍ਰਮੁ
ਗਇਆਗੋਬਿਦਲਿਵਲਾਗੀ॥ਜੀਵਤਸੁੰਨਿਸਮਾਨਿਆਗੁਰਸਾਖੀਜਾਗੀ॥੧॥
ਰਹਾਉ॥ਕਾਸੀਤੇਧੁਨਿਊਪਜੈਧੁਨਿਕਾਸੀਜਾਈ॥ਕਾਸੀਫੂਟੀਪੰਡਿਤਾਧੁਨਿਕਹਾਂਸਮਾ
ਈ॥੧॥ਤ੍ਰਿਕੁਟੀਸੰਧਿਮੈਪੇਖਿਆਘਟਹੂਘਟਜਾਗੀ॥ਐਸੀਬੁਧਿਸਮਾਚਰੀਘਟ

ਮਾਹਿਤਿਆਗੀ॥੨॥ਆਪੁਆਪਤੇਜਾਨਿਆਤੇਜਤੇਜੁਸਮਾਨਾ॥ਕਹੁਕਬੀਰਅਬ ੪੩੭
ਜਾਨਿਆਗੋਬਿਦਮਨੁਮਾਨਾ॥੩॥੧੧॥ਬਿਲਾਵਲੁ॥ਚਰਨਕਮਲਜਾਕੈ
ਰਿਦੈਬਸਹਿਸੋਜਨੁਕਿਉਡੋਲੈਦੇਵ॥ਮਾਨੌਸਭਸੁਖਨਉਨਿਧਿਤਾਕੈਸਹਜਿਸਹ
ਜਿਜਸੁਬੋਲੈਦੇਵ॥ਰਹਾਉ॥ਤਬਇਹਮਤਿਜਉਸਭਮਹਿਪੇਖੈਕੁਟਿਲਗਾਂਠਿਜ
ਬਖੋਲੈਦੇਵ॥ਬਾਰੰਬਾਰਮਾਇਆਤੇਅਟਕੈਲੈਨਰਜਾਮਨੁਤੋਲੈਦੇਵ॥੧॥ਜਹਉ
ਹੁਜਾਇਤਹੀਸੁਖੁਪਾਵੈਮਾਇਆਤਾਸੁਨਝੋਲੈਦੇਵ॥ਕਹਿਕਬੀਰਮੇਰਾਮਨੁਮਾਨਿਆ
ਰਾਮਪ੍ਰੀਤਿਕੀਓਲੈਦੇਵ॥੨॥੧੨॥

ਬਿਲਾਵਲੁਬਾਣੀਭਗਤਨਾਮਦੇਵਜੀਕੀ॥ ੧ੴਸਤਿਗੁਰਪ੍ਰਸਾਦਿ॥
ਸਫਲਜਨਮੁਮੋਕਉਗੁਰਕੀਨਾ॥ਦੁਖਬਿਸਾਰਿਸੁਖਅੰਤਰਿਲੀਨਾ॥੧॥ਗਿਆ
ਨਅੰਜਨੁਮੋਕਉਗੁਰਦੀਨਾ॥ਰਾਮਨਾਮਬਿਨੁਜੀਵਨੁਮਨਹੀਨਾ॥੧॥ਰਹਾਉ॥
ਨਾਮਦੇਇਸਿਮਰਨੁਕਰਿਜਾਨਾਂ॥ਜਗਜੀਵਨਸਿਉਜੀਉਸਮਾਨਾਂ॥੨॥੧॥

ਬਿਲਾਵਲੁਬਾਣੀਰਵਿਦਾਸਭਗਤਕੀ॥ ੧ੴਸਤਿਗੁਰਪ੍ਰਸਾਦਿ॥
ਦਾਰਿਦੁਦੇਖਿਸਭਕੋਹਸੈਐਸੀਦਸਾਹਮਾਰੀ॥ਅਸਟਦਸਾਸਿਧਿਕਰਤਲੈਸਭ
ਕ੍ਰਿਪਾਤੁਮਾਰੀ॥੧॥ਤੂਜਾਨਤਮੈਕਿਛੁਨਹੀਭਵਖੰਡਨਰਾਮ॥ਸਗਲਜੀਅਸਰ
ਨਾਗਤੀਪ੍ਰਭਪੂਰਨਕਾਮ॥੧॥ਰਹਾਉ॥ਜੋਤੇਰੀਸਰਨਾਗਤਾਤਿਨਨਾਹੀਭਾਰੁ॥ਊਚ
ਨੀਚਤੁਮਤੇਤਰੇਆਲਜੁਸੰਸਾਰੁ॥੨॥ਕਹਿਰਵਿਦਾਸਅਕਥਕਥਾਬਹੁਕਾਇ
ਕਰੀਜੈ॥ਜੈਸਾਤੂਤੈਸਾਤੂਹੀਕਿਆਉਪਮਾਂਦੀਜੈ॥੩॥੧॥ ॥ਜਿਹਕੁ
ਲਸਾਧੁਬੈਸਨੌਹੋਇ॥ਬਰਨਅਬਰਨਰੰਕੁਨਹੀਈਸੁਰੁਬਿਮਲਬਾਸੁਜਾਨੀਐ
ਜਗਿਸੋਇ॥੧॥ਰਹਾਉ॥ਬ੍ਰਹਮਨਬੈਸਸੂਦਅਰੁਖ੍ਯ੍ਯਤ੍ਰੀਡੋਮਚੰਡਾਰਮਲੇਛਮ
ਨਸੋਇ॥ਹੋਇਪੁਨੀਤਭਗਵੰਤਭਜਨਤੇਆਪੁਤਾਰਿਤਾਰੇਕੁਲਦੋਇ॥੧॥ਧੰ
ਨਿਸੁਗਾਉਧੰਨਿਸੁਠਾਉਧੰਨਿਪੁਨੀਤਕੁਟੰਬਸਭਲੋਇ॥ਜਿਨਿਪੀਆਸਾਰਰਸੁ
ਤਜੇਆਨਰਸਹੋਇਰਸਮਗਨਡਾਰੇਬਿਖੁਖੋਇ॥੨॥ਪੰਡਿਤਸੂਰਛਤ੍ਰਪਤਿਰਾ

ਜਾਭਗਤਬਰਾਬਰਿਅਉਰੁਨਕੋਇ॥ਜੈਸੇਪੁਰੈਨਪਾਤਰਹੈਜਲਸਮੀਪਭਨਿਰ
ਵਿਦਾਸਜਨਮੇਜਗਿਓਇ॥੩॥੨॥

ਬਾਣੀਸਧਨੇਕੀਰਾਗੁਬਿਲਾਵਲੁ॥ ੴਸਤਿਗੁਰਪ੍ਰਸਾਦਿ॥

ਨ੍ਰਿਪਕੰਨਿਆਕੇਕਾਰਨੈਇਕੁਭਇਆਭੇਖਧਾਰੀ॥ਕਾਮਾਰਥੀਸੁਆਰਥੀਵਾਕੀ
ਪੈਜਸਵਾਰੀ॥੧॥ਤਵਗੁਨਕਹਾਜਗਤਗੁਰਾਜਉਕਰਮੁਨਨਾਸੈ॥ਸਿੰਘਸਰਨ
ਕਤਜਾਈਐਜਉਜੰਬੁਕੁਗ੍ਰਾਸੈ॥੧॥ਰਹਾਉ॥ਏਕਬੂੰਦਜਲਕਾਰਨੇਚਾਤ੍ਰਿ
ਕੁਦੁਖੁਪਾਵੈ॥ਪ੍ਰਾਨਗਏਸਾਗਰੁਮਿਲੈਫੁਨਿਕਾਮਿਨਆਵੈ॥੨॥ਪ੍ਰਾਨਜੁਥਾ
ਕੇਥਿਰੁਨਹੀਕੈਸੇਬਿਰਮਾਵਉ॥ਬੂਡਿਮੂਏਨਉਕਾਮਿਲੈਕਹੁਕਾਹਿਚਢਾ
ਵਉ॥੩॥ਮੈਨਾਹੀਕਛੁਹਉਨਹੀਕਿਛੁਆਹਿਨਮੋਰਾ॥ਅਉਸਰਲਜਾ
ਰਾਖਿਲੇਹੁਸਧਨਾਜਨੁਤੋਰਾ॥੪॥੧॥

ੴਸਤਿਨਾਮੁਕਰਤਾਪੁਰਖੁਨਿਰਭਉਨਿਰਵੈਰੁ
ਅਕਾਲਮੂਰਤਿਅਜੂਨੀਸੈਭੰਗੁਰਪ੍ਰਸਾਦਿ॥

ਗੋਂਡਮਹਲਾ੪ ਚਉਪਦੇ ਘਰੁ੧ ॥ਜੇਮਨਿਚਿਤਿਆਸਰਖਹਿਹਰਿਊਪਰਿ
ਤਾਮਨਚਿੰਦੇਅਨੇਕਅਨੇਕਫਲਪਾਈ॥ਹਰਿਜਾਣੈਸਭੁਕਿਛੁਜੋਜੀਇਵਰਤੈਪ੍ਰਭੁਘਾ
ਲਿਆਕਿਸੈਕਾਇਕੁਤਿਲੁਨਗਵਾਈ॥ਹਰਿਤਿਸਕੀਆਸਕੀਜੈਮਨਮੇਰੇਜੋਸਭਮਹਿ
ਸੁਆਮੀਰਹਿਆਸਮਾਈ॥੧॥ਮੇਰੇਮਨਆਸਾਕਰਿਜਗਦੀਸਗੁਸਾਈ॥ਜੋਬਿਨੁਹਰਿ
ਆਸਅਵਰਕਾਹੂਕੀਕੀਜੈਸਾਨਿਹਫਲਆਸਸਭਬਿਰਥੀਜਾਈ॥੧॥ਰਹਾਉ॥ਜੋਦੀ
ਸੈਮਾਇਆਮੋਹਕੁਟੰਬੁਸਭੁਮਤਤਿਸਕੀਆਸਲਗਿਜਨਮੁਗਵਾਈ॥ਇਨ੍ਹਕੈਕਿਛੁ
ਹਾਥਿਨਹੀਕਹਾਕਰਹਿਇਹਿਬਪੁੜੇਇਨ੍ਹਕਾਵਾਹਿਆਕਛੁਨਵਸਾਈ॥ਮੇਰੇਮਨਆਸ
ਕਰਿਹਰਿਪ੍ਰੀਤਮਅਪੁਨੇਕੀਜੋਤੁਝੁਤਾਰੈਤੇਰਾਕੁਟੰਬੁਸਭੁਛਡਾਈ॥੨॥ਜੇਕਿਛੁਆਸ
ਅਵਰਕਰਹਿਪਰਮਿਤ੍ਰੀਮਤਤੂੰਜਾਣਹਿਤੇਰੈਕਿਤੈਕੰਮਿਆਈ॥ਇਹਆਸਪਰਮਿ
ਤ੍ਰੀਭਾਉਦੂਜਾਹੈਖਿਨਮਹਿਝੂਠੁਬਿਨਸਿਸਭਜਾਈ॥ਮੇਰੇਮਨਆਸਾਕਰਿਹਰਿਪ੍ਰੀਤ
ਮਸਾਚੇਕੀਜੋਤੇਰਾਘਾਲਿਆਸਭੁਥਾਇਪਾਈ॥੩॥ਆਸਾਮਨਸਾਸਭਤੇਰੀਮੇਰੇਸੁ
ਆਮੀਜੈਸੀਤੂਆਸਕਰਾਵਹਿਤੈਸੀਕੋਆਸਕਰਾਈ॥ਕਿਛੁਕਿਸੀਕੈਹਥਿਨਾਹੀਮੇ
ਰੇਸੁਆਮੀਐਸੀਮੇਰੈਸਤਿਗੁਰਿਬੂਝਬੁਝਾਈ॥ਜਨਨਾਨਕਕੀਆਸਤੂਜਾਣਹਿਹ
ਰਿਦਰਸਨੁਦੇਖਿਹਰਿਦਰਸਨਿਤ੍ਰਿਪਤਾਈ॥੪॥੧॥ਗੋਂਡਮਹਲਾ੪ ॥ਐਸਾ
ਹਰਿਸੇਵੀਐਨਿਤਧਿਆਈਐਜੋਖਿਨਮਹਿਕਿਲਵਿਖਸਭਿਕਰੇਬਿਨਾਸਾ॥ਜੇਹ
ਰਿਤਿਆਗਿਅਵਰਕੀਆਸਕੀਜੈਤਾਹਰਿਨਿਹਫਲਸਭਘਾਲਗਵਾਸਾ॥ਮੇਰੇਮ
ਨਹਰਿਸੇਵਿਹੁਸੁਖਦਾਤਾਸੁਆਮੀਜਿਸੁਸੇਵਿਐਸਭਭੁਖਲਹਾਸਾ॥੧॥ਮੇਰੇਮਨ
ਹਰਿਊਪਰਿਕੀਜੈਭਰਵਾਸਾ॥ਜਹਜਾਈਐਤਹਨਾਲਿਮੇਰਾਸੁਆਮੀਹਰਿਅਪਨੀ
ਪੈਜਰਖੈਜਨਦਾਸਾ॥੧॥ਰਹਾਉ॥ਜੇਅਪਨੀਬਿਰਥਾਕਹਹੁਅਵਰਾਪਹਿਤਾਆਗੈ
ਅਪਨੀਬਿਰਥਾਬਹੁਬਹੁਤੁਕਢਾਸਾ॥ਅਪਨੀਬਿਰਥਾਕਹਹੁਹਰਿਅਪੁਨੇਸੁਆਮੀ
ਪਹਿਜੋਤੁਮ੍ਹਰੇਦੂਖਤਤਕਾਲਕਟਾਸਾ॥ਸੋਐਸਾਪ੍ਰਭੁਛੋਡਿਅਪਨੀਬਿਰਥਾਅਵਰਾ

ਪਾਪਿਕਹੀਐਅਵਰਾਪਾਪਿਕਹਿਮਨਲਾਜਮਰਾਸਾ॥੨॥ਜੋਸੀਸੈਕੇਕੁਟੰਬੀਅਤਬ
ਈਦੀਸਹਿਮਨਮੇਰੇਤੇਸਭਿਅਪਨੈਸੁਆਇਮਿਲਾਸਾ॥ਜਿਤੁਦਿਨਿਉਨਿਕਾਸੁਆ
ਉਹੋਇਨਆਵੈਤਿਤੁਦਿਨਿਨੇੜੈਕੋਨਢੁਕਾਸਾ॥ਮਨਮੇਰੇਅਪਨਾਹਰਿਸੇਵਿਦਿਨੁ
ਰਾਤੀਜੋਤੁਧੁਉਪਕਰੈਦੂਖਸੁਖਾਸਾ॥੩॥ਤਿਸਕਾਭਰਵਾਸਾਕਿਉਕੀਜੈਮਨਮੇਰੇਜੋ
ਅੰਤੀਅਉਸਰਿਰਖਿਨਸਕਾਸਾ॥ਹਰਿਜਪੁਮੰਤ੍ਰੁਗੁਰਉਪਦੇਸੁਲੈਜਾਪਹੁਤਿਨਅੰ
ਤਿਛਡਾਏਜਿਨਿਹਰਿਪ੍ਰੀਤਿਚਿਤਾਸਾ॥ਜਨਨਾਨਕਅਨਦਿਨੁਨਾਮੁਜਪਹੁਹਰਿਸੰ
ਪੁਇਹੁਛੁਟਣਕਾਸਾਚਾਭਰਵਾਸਾ॥੪॥੨॥ ਗੋਂਡਮਹਲਾ੪ ॥ਹਰਿਸਿਮ
ਰਤਸਦਾਹੋਇਅਨੰਦੁਸੁਖੁਅੰਤਰਿਸਾਂਤਿਸੀਤਲਮਨੁਅਪਨਾ॥ਜੈਸੇਸਕਤਿਸੂਰੁ
ਬਹੁਜਲਤਾਗੁਰਸਸਿਦੇਖੇਲਹਿਜਾਇਸਭਤਪਨਾ॥੧॥ਮੇਰੇਮਨਅਨਦਿਨੁਧਿਆ
ਇਨਾਮੁਹਰਿਜਪਨਾ॥ਜਹਾਕਹਾਤੁਝੁਰਾਖੈਸਭਠਾਈਸੋਐਸਾਪ੍ਰਭੁਸੇਵਿਸਦਾਤੂਅਪ
ਨਾ॥੧॥ਰਹਾਉ॥ਜਾਮਹਿਸਭਿਨਿਧਾਨਸੋਹਰਿਜਪਿਮਨਮੇਰੇਗੁਰਮੁਖਿਖੋਜਿਲਹਹੁ
ਹਰਿਰਤਨਾ॥ਜਿਨਹਰਿਧਿਆਇਆਤਿਨਹਰਿਪਾਇਆਮੇਰਾਸੁਆਮੀਤਿਨਕੇਚਰਣ
ਮਲਹੁਹਰਿਦਸਨਾ॥੨॥ਸਬਦੁਪਛਾਣਿਰਾਮਰਸੁਪਾਵਹੁਓਹੁਊਤਮੁਸੰਤੁਭਇਓ
ਬਡਬਡਨਾ॥ਤਿਸੁਜਨਕੀਵਡਿਆਈਹਰਿਆਪਿਵਧਾਈਓਹੁਘਟੈਨਕਿਸੈਕੀਘ
ਟਾਈਇਕੁਤਿਲੁਤਿਲੁਤਿਲਨਾ॥੩॥ਜਿਸਤੇਸੁਖਪਾਵਹਿਮਨਮੇਰੇਸੋਸਦਾਧਿ
ਆਇਨਿਤਕਰਜੁਰਨਾ॥ਜਨਨਾਨਕਕਉਹਰਿਦਾਨੁਇਕੁਦੀਜੈਨਿਤਬਸਹਿਰਿਦੈਹਰੀ
ਮੋਹਿਚਰਨਾ॥੪॥੩॥ ਗੋਂਡਮਹਲਾ੪ ॥ਜਿਤਨੇਸਾਹਪਾਤਿਸਾਹਉਮਰਾਵ
ਸਿਕਦਾਰਚਉਧਰੀਸਭਿਮਿਥਿਆਝੂਠੁਭਾਉਦੂਜਾਜਾਣੁ॥ਹਰਿਅਬਿਨਾਸੀਸਦਾਥਿ
ਰੁਨਿਹਚਲੁਤਿਸੁਮੇਰੇਮਨਭਜੁਪਰਵਾਣੁ॥੧॥ਮੇਰੇਮਨਨਾਮੁਹਰੀਭਜੁਸਦਾਦੀਬਾਣੁ
॥ਜੋਹਰਿਮਹਲੁਪਾਵੈਗੁਰਬਚਨੀਤਿਸੁਜੇਵਡੁਅਵਰੁਨਾਹੀਕਿਸੈਦਾਤਾਣੁ॥੧॥ਰਹਾ
ਉ॥ਜਿਤਨੇਧਨਵੰਤਕੁਲਵੰਤਮਿਲਖਵੰਤਦੀਸਹਿਮਨਮੇਰੇਸਭਿਬਿਨਸਿਜਾਹਿਜਿ
ਉਰੰਗੁਕਸੁੰਭਕਚਾਣੁ॥ਹਰਿਸਤਿਨਿਰੰਜਨੁਸਦਾਸੇਵਿਮਨਮੇਰੇਜਿਤੁਹਰਿਦਰਗਹਪਾ
ਵਹਿਤੂਮਾਣੁ॥੨॥ਬ੍ਰਾਹਮਣੁਖਤ੍ਰੀਸੂਦਵੈਸਚਾਰਿਵਰਨਚਾਰਿਆਸ੍ਰਮਹਹਿਜੋਹਰਿ

ਧਿਆਵੈਸੋਪਰਧਾਨੁ॥ਜਿਉਚੰਦਨਨਿਕਟਿਵਸੈਹਿਰਡੁਬਪੁੜਾਤਿਉਸਤਸੰਗਤਿਮਿ
ਲਿਪਤਿਤਪਰਵਾਣੁ॥੩॥ਓਹੁਸਭਤੇਊਚਾਸਭਤੇਸੂਚਾਜਾਕੈਹਿਰਦੈਵਸਿਆਭਗਵਾ
ਨੁ॥ਜਨਨਾਨਕੁਤਿਸਕੇਚਰਨਪਖਾਲੈਜੋਹਰਿਜਨੁਨੀਚੁਜਾਤਿਸੇਵਕਾਣੁ॥੪॥੪॥
ਗੋਂਡਮਹਲਾ੪ ॥ਹਰਿਅੰਤਰਜਾਮੀਸਭਤੈਵਰਤੈਜੇਹਾਹਰਿਕਰਾਏਤੇਹਾਕੋਕਰ
ਈਐ॥ਸੋਐਸਾਹਰਿਸੇਵਿਸਦਾਮਨਮੇਰੇਜੋਤੁਧਨੋਸਭਦੂਰਖਿਲਈਐ॥੧॥ਮੇਰੇਮਨ
ਹਰਿਜਪਿਹਰਿਨਿਤਪੜਈਐ॥ਹਰਿਬਿਨੁਕੋਮਾਰਿਜੀਵਾਲਿਨਸਾਕੈਤਾਮੇਰੇਮਨਕਾਇ
ਤੁਕੜਈਐ॥੧॥ਰਹਾਉ॥ਹਰਿਪਰਪੰਚੁਕੀਆਸਭੁਕਰਤੈਵਿਚਿਆਪੇਆਪਣੀ
ਜੋਤਿਧਰਈਐ॥ਹਰਿਏਕੋਬੋਲੈਹਰਿਏਕੁਬੁਲਾਏਗੁਰਪੂਰੈਹਰਿਏਕੁਦਿਖਈਐ॥
੨॥ਹਰਿਅੰਤਰਿਨਾਲੇਬਾਹਰਿਨਾਲੇਕਹੁਤਿਸੁਪਾਸਹੁਮਨਕਿਆਚੋਰਈਐ॥ਨਿਹ
ਕਪਟਸੇਵਾਕੀਜੈਹਰਿਕੇਰੀਤਾਂਮੇਰੇਮਨਸਰਬਸੁਖਪਈਐ॥੩॥ਜਿਸਦੈਵਸਿਸਭੁ
ਕਿਛੁਸੋਸਭਦੂਵਡਾਸੋਮੇਰੇਮਨਸਦਾਧਿਅਈਐ॥ਜਨਨਾਨਕਸੋਹਰਿਨਾਲਿਹੈਤੇਰੈਹ
ਰਿਸਦਾਧਿਆਇਤੂਤੁਧੁਲਏਛਡਈਐ॥੪॥੫॥ ਗੋਂਡਮਹਲਾ੪ ॥ਹਰਿ
ਦਰਸਨਕਉਮੇਰਾਮਨੁਬਹੁਤਪਤੈਜਿਉਤ੍ਰਿਖਾਵੰਤੁਬਿਨੁਨੀਰ॥੧॥ਮੇਰੈਮਨਿਪ੍ਰੇਮੁਲ
ਗੋਹਰਿਤੀਰ॥ਹਮਰੀਬੇਦਨਹਰਿਪ੍ਰਭੁਜਾਨੈਮੇਰੇਮਨਅੰਤਰਕੀਪੀਰ॥੧॥ਰਹਾਉ॥ਮੇ
ਰੇਹਰਿਪ੍ਰੀਤਮਕੀਕੋਈਬਾਤਸੁਨਾਵੈਸੋਭਾਈਸੋਮੇਰਾਬੀਰ॥੨॥ਮਿਲੁਮਿਲੁਸਖੀ
ਗੁਣਕਹੁਮੇਰੇਪ੍ਰਭਕੇਲੇਸਤਿਗੁਰਕੀਮਤਿਧੀਰ॥੩॥ਜਨਨਾਨਕਕੀਹਰਿਆਸਪੁਜਾ
ਵਹੁਹਰਿਦਰਸਨਿਸਾਂਤਿਸਰੀਰ॥੪॥੬॥ਛਕਾ੧

ਰਾਗੁਗੋਂਡਮਹਲਾ੫ ਚਉਪਦੇ ਘਰੁ੧ ੴਸਤਿਗੁਰਪ੍ਰਸਾਦਿ॥

ਸਭੁਕਰਤਾਸਭੁਭੁਗਤਾ॥੧॥ਰਹਾਉ॥ਸੁਨਤੋਕਰਤਾਪੇਖਤਕਰਤਾ॥ਅਦ੍ਰਿਸਟੋਕਰਤਾ
ਦ੍ਰਿਸਟੋਕਰਤਾ॥ਓਪਤਿਕਰਤਾਪਰਲਉਕਰਤਾ॥ਬਿਆਪਤਕਰਤਾ॥ਅਲਿਪਤੋਕ
ਰਤਾ॥੧॥ਬਕਤੋਕਰਤਾਬੂਝਤਕਰਤਾ॥ਆਵਤੁਕਰਤਾਜਾਤੁਭੀਕਰਤਾ॥ਨਿਰਗੁ
ਨਕਰਤਾਸਰਗੁਨਕਰਤਾ॥ਗੁਰਪ੍ਰਸਾਦਿਨਾਨਕਸਮਦ੍ਰਿਸਟਾ॥੨॥੧॥ਗੋਂਡਮਹਲਾ੫
॥ਫਾਕਿਓਮੀਨਕਪਿਕਕੀਨਿਆਈਤੂਉਰਝਿਰਹਿਓਕੁਸੰਭਾਇਲੇ॥ਪਗਧ

ਗਹਿਜਾਸੁਲੇਖੈਲੈਤਉਉਧਰਹਿਹਰਿਗੁਣਗਾਇਣਲੋ॥੧॥ਮਨਜਮਸੂਚੋਤ੍ਰਿਆਦ
ਇਣਲੋ॥ਆਪਨੇਗ੍ਰਹਨਕਉਠਉਰੁਨਪਾਵਹਿਕਾਏਪਰਕੈਜਾਇਣਲੋ॥੧॥ਰਹਾਉ॥
ਜਿਉਮੈਗਲੁਇੰਦ੍ਰੀਰਸਿਪ੍ਰੇਰਿਓਤੂਲਾਗਿਪਰਿਓਕੁਟੰਬਾਇਣਲੋ॥ਜਿਉਪੰਖੀਇ
ਕਤ੍ਰਹੋਇਫਿਰਿਬਿਛੁਰੈਥਿਰੁਸੰਗਤਿਹਰਿਹਰਿਧਿਆਇਣਲੋ॥੨॥ਜੈਸੇਮੀਨੁਰਸ
ਸਾਦਿਬਿਨਸਿਓਓਹੁਮੂਠੌਮੂੜਲੋਭਾਇਣਲੋ॥ਤੂਹੋਆਪੰਚਵਾਸਿਵੈਰੀਕੈਛੂਟਹਿ
ਪਰੁਸਰਨਾਇਣਲੋ॥੩॥ਹੋਹੁਕ੍ਰਿਪਾਲਦੀਨਦੁਖਭੰਜਨਸਭਿਤੁਮਰੇਜੀਅਜੰਤਾਇਣਲੋ
॥ਪਾਵਉਦਾਨੁਸਦਾਦਰਸੁਪੇਖਾਮਿਲੁਨਾਨਕਦਾਸਦਸਾਇਣਲੋ॥੪॥੨॥

ਰਾਗੁਗੋਂਡਮਹਲਾ੫ ਚਉਪਦੇ॥ ਘਰੁ੨ ੧ੴਸਤਿਗੁਰਪ੍ਰਸਾਦਿ॥

ਜੀਅਪ੍ਰਾਨਕੀਏਜਿਨਿਸਾਜਿ॥ਮਾਟੀਮਹਿਜੋਤਿਰਖੀਨਿਵਾਜਿ॥ਬਰਤਨਕਉਸਭੁ
ਕਿਛੁਭੋਜਨਭੋਗਾਇ॥ਸੋਪ੍ਰਭੁਤਜਿਮੂੜੇਕਤਜਾਇ॥੧॥ਪਾਰਬ੍ਰਹਮਕੀਲਾਗਉਸੇ
ਵ॥ਗੁਰਤੇਸੁਝੈਨਿਰੰਜਨਦੇਵ॥੧॥ਰਹਾਉ॥ਜਿਨਿਕੀਏਰੰਗਅਨਿਕਪਰਕਾਰ॥
ਓਪਤਿਪਰਲਉਨਿਮਖਮਝਾਰ॥ਜਾਕੀਗਤਿਮਿਤਿਕਹੀਨਜਾਇ॥ਸੋਪ੍ਰਭੁਮਨ
ਮੇਰੇਸਦਾਧਿਆਇ॥੨॥ਆਇਨਜਾਵੈਨਿਹਚਲੁਧਨੀ॥ਬੇਅੰਤਗੁਨਤਾਕੇਕੇ
ਤਕਗਨੀ॥ਲਾਲਨਾਮਜਾਕੈਭਰੇਭੰਡਾਰ॥ਸਗਲਘਟਾਦੇਵੈਆਧਾਰ॥੩॥ਸਤਿ
ਪੁਰਖੁਜਾਕੋਹੈਨਾਉ॥ਮਿਟਹਿਕੋਟਿਅਘਨਿਮਖਜਸੁਗਾਉ॥ਬਾਲਸਖਾਈਭਗਤਨ
ਕੋਮੀਤ॥ਪ੍ਰਾਨਅਧਾਰਨਾਨਕਹਿਤਚੀਤ॥੪॥੧॥੩॥ਗੋਂਡਮਹਲਾ੫ ॥ਨਾਮ
ਸੰਗਿਕੀਨੋਬਿਉਹਾਰੁ॥ਨਾਮੋਹੀਇਸੁਮਨਕਾਅਧਾਰੁ॥ਨਾਮੋਹੀਚਿਤਿਕੀਨੀਓਟ॥ਨਾਮ
ਜਪਤਮਿਟਹਿਪਾਪਕੋਟਿ॥੧॥ਰਾਸਿਦੀਈਹਰਿਏਕੋਨਾਮੁ॥ਮਨਕਾਇਸਟੁਗੁਰ
ਧਿਆਨੁ॥੧॥ਰਹਾਉ॥ਨਾਮੁਹਮਾਰੇਜੀਅਕੀਰਾਸਿ॥ਨਾਮੋਸੰਗੀਜਤਕਤਜਾਤ॥ਨਾ
ਮੋਹੀਮਨਿਲਾਗਾਮੀਠਾ॥ਜਲਿਥਲਿਸਭਮਹਿਨਾਮੋਡੀਠਾ॥੨॥ਨਾਮੇਦਰਗਹਮੁਖ
ਉਜਲੇ॥ਨਾਮੇਸਗਲੇਕੁਲਉਧਰੇ॥ਨਾਮਿਹਮਾਰੇਕਾਰਜਸੀਧ॥ਨਾਮਸੰਗਿਇਹੁ
ਮਨੁਮਾਗੀਧ॥੩॥ਨਾਮੇਹੀਹਮਨਿਰਭਉਭਏ॥ਨਾਮੇਆਵਨਜਾਵਨਰਹੇ॥ਗੁਰ

ਰੈਮੇਲੇਗੁਣਤਾਸ॥ਕਹੁਨਾਨਕਸੁਖਿਸਹਜਿਨਿਵਾਸੁ॥੪॥੨॥੪॥ਗੋਂਡਮਹਲਾ੫
॥ਨਿਮਾਨੇਕਉਜੋਦੇਤੋਮਾਨੁ॥ਸਗਲਭੂਖੇਕਉਕਰਤਾਦਾਨੁ॥ਗਰਭਘੋਰਮ
ਹਿਰਾਖਨਹਾਰੁ॥ਤਿਸੁਠਾਕੁਰਕਉਸਦਾਨਮਸਕਾਰੁ॥੧॥ਐਸੋਪ੍ਰਭੁਮਨਮਾਹਿਧਿਆ
ਇ॥ਘਟਿਅਵਘਟਿਜਤਕਤਹਿਸਹਾਇ॥੧॥ਰਹਾਉ॥ਰੰਕੁਰਾਉਜਾਕੈਏਕਸਮਾ
ਨਿ॥ਕੀਟਹਸਤਿਸਗਲਪੂਰਾਨ॥ਬੀਓਪੂਛਿਨਮਸਲਤਿਧਰੈ॥ਜੋਕਿਛੁਕਰੈਸੁਆ
ਪਹਿਕਰੈ॥੨॥ਜਾਕਾਅੰਤੁਨਜਾਨਸਿਕੋਇ॥ਆਪੇਆਪਿਨਿਰੰਜਨੁਸੋਇ॥ਆਪਿ
ਅਕਾਰੁਆਪਿਨਿਰੰਕਾਰੁ॥ਘਟਘਟਘਟਿਸਭਘਟਆਧਾਰੁ॥੩॥ਨਾਮਰੰਗਿਭ
ਗਤਭਏਲਾਲ॥ਜਸੁਕਰਤੇਸੰਤਸਦਾਨਿਹਾਲ॥ਨਾਮਰੰਗਿਜਨਰਹੇਅਘਾਇ॥
ਨਾਨਕਤਿਨਜਨਲਾਗੈਪਾਇ॥੪॥੩॥੫॥ਗੋਂਡਮਹਲਾ੫ ॥ਜਾਕੈਸੰਗਿ
ਇਹੁਮਨੁਨਿਰਮਲੁ॥ਜਾਕੈਸੰਗਿਹਰਿਹਰਿਸਿਮਰਨੁ॥ਜਾਕੈਸੰਗਿਕਿਲਬਿਖਹੋਹਿ
ਨਾਸ॥ਜਾਕੈਸੰਗਿਰਿਦੈਪਰਗਾਸ॥੧॥ਸੇਸੰਤਨਹਰਿਕੇਮੇਰੇਮੀਤ॥ਕੇਵਲਨਾਮੁਗਾਈ
ਐਜਾਕੈਨੀਤ॥੧॥ਰਹਾਉ॥ਜਾਕੈਮੰਤ੍ਰਿਹਰਿਹਰਿਮਨਿਵਸੈ॥ਜਾਕੈਉਪਦੇਸਿਭਰਮੁ
ਭਉਨਸੈ॥ਜਾਕੈਕੀਰਤਿਨਿਰਮਲਸਾਰ॥ਜਾਕੀਰੇਨੁਬਾਂਛੈਸੰਸਾਰੁ॥੨॥ਕੋਟਿਪਤਿਤ
ਜਾਕੈਸੰਗਿਉਧਾਰ॥ਏਕੁਨਿਰੰਕਾਰੁਜਾਕੈਨਾਮਅਧਾਰ॥ਸਰਬਜੀਆਂਕਾਜਾਨੈਭੇਉ॥
ਕ੍ਰਿਪਾਨਿਧਾਨਨਿਰੰਜਨਦੇਉ॥੩॥ਪਾਰਬ੍ਰਹਮਜਬਭਏਕ੍ਰਿਪਾਲ॥ਤਬਭੇਟੇਗੁਰਸ
ਧਦਇਆਲ॥ਦਿਨੁਰੈਣਿਨਾਨਕੁਨਾਮੁਧਿਆਏ॥ਸੂਖਸਹਜਆਨੰਦਹਰਿਨਾਏ॥
੪॥੪॥੬॥ਗੋਂਡਮਹਲਾ੫ ॥ਗੁਰਕੀਮੂਰਤਿਮਨਮਹਿਧਿਆਨੁ॥ਗੁਰਕੈਸਬ
ਦਿਮੰਤ੍ਰੁਮਨੁਮਾਨ॥ਗੁਰਕੇਚਰਨਰਿਦੈਲੈਧਾਰਉ॥ਗੁਰੁਪਾਰਬ੍ਰਹਮੁਸਦਾਨਮਸਕਾਰਉ
॥੧॥ਮਤਕੋਭਰਮਿਭੁਲੈਸੰਸਾਰਿ॥ਗੁਰਬਿਨੁਕੋਇਨਉਤਰਸਿਪਾਰਿ॥੧॥ਰਹਾਉ॥
ਭੂਲੇਕਉਗੁਰਿਮਾਰਗਿਪਾਇਆ॥ਅਵਰਤਿਆਗਿਹਰਿਭਗਤੀਲਾਇਆ॥ਜਨ
ਮਮਰਨਕੀਤ੍ਰਾਸਮਿਟਾਈ॥ਗੁਰਪੂਰੇਕੀਬੇਅੰਤਵਡਾਈ॥੨॥ਗੁਰਪ੍ਰਸਾਦਿਊਰਧ
ਕਮਲਬਿਗਾਸ॥ਅੰਧਕਾਰਮਹਿਭਇਆਪ੍ਰਗਾਸ॥ਜਿਨਿਕੀਆਸੋਗੁਰਤੇਜਾ
ਨਿਆ॥ਗੁਰਕਿਰਪਾਤੇਮੁਗਧਮਨੁਮਾਨਿਆ॥੩॥ਗੁਰੁਕਰਤਾਗੁਰੁਕਰਣੈਜੋਗੁ॥

ਗੁਰੁਪਰਮੇਸੁਰੁਹੈਭੀਹੋਗੁ॥ਕਹੁਨਾਨਕਪ੍ਰਭਿਇਹੈਜਨਾਈ॥ਬਿਨੁਗੁਰਮੁਕਤਿਨਪਾ
ਈਐਭਾਈ॥੪॥੫॥੭॥ਗੋੜਮਹਲਾ੫ ॥ਗੁਰੁਗੁਰੁਗੁਰੁਕਰਿਮਨਮੋਰ॥
ਗੁਰੂਬਿਨਾਮੈਨਾਹੀਹੋਰ॥ਗੁਰਕੀਟੇਕਰਹਹੁਦਿਨੁਰਾਤਿ॥ਜਾਕੀਕੋਇਨਮੇਟੈਦਾਤਿ
॥੧॥ਗੁਰੁਪਰਮੇਸਰੁਏਕੋਜਾਣੁ॥ਜੋਤਿਸੁਭਾਵੈਸੋਪਰਵਾਣੁ॥੧॥ਰਹਾਉ॥ਗੁਰਚਰ
ਣੀਜਾਕਾਮਨੁਲਾਗੈ॥ਦੂਖੁਦਰਦੁਭ੍ਰਮੁਤਾਕਾਭਾਗੈ॥ਗੁਰਕੀਸੇਵਾਪਾਏਮਾਨੁ॥ਗੁਰਊ
ਪਰਿਸਦਾਕੁਰਬਾਨੁ॥੨॥ਗੁਰਕਾਦਰਸਨੁਦੇਖਿਨਿਹਾਲ॥ਗੁਰਕੇਸੇਵਕਕੀਪੂਰਨ
ਘਾਲ॥ਗੁਰਕੇਸੇਵਕਕਉਦੁਖੁਨਬਿਆਪੈ॥ਗੁਰਕਾਸੇਵਕੁਦਹਦਿਸਿਜਾਪੈ॥
੩॥ਗੁਰਕੀਮਹਿਮਾਕਥਨੁਨਜਾਇ॥ਪਾਰਬ੍ਰਹਮੁਗੁਰੁਰਹਿਆਸਮਾਇ॥ਕਹੁਨਾਨਕ
ਜਾਕੇਪੂਰੇਭਾਗ॥ਗੁਰਚਰਣੀਤਾਕਾਮਨੁਲਾਗ॥੪॥੬॥੮॥ਗੋੜਮਹਲਾ੫
॥ਗੁਰੁਮੇਰੀਪੂਜਾਗੁਰੁਗੋਬਿੰਦੁ॥ਗੁਰੁਮੇਰਾਪਾਰਬ੍ਰਹਮੁਗੁਰੁਭਗਵੰਤੁ॥ਗੁਰੁਮੇਰਾ
ਦੇਉਅਲਖਅਭੇਉ॥ਸਰਬਪੂਜਚਰਨਗੁਰਸੇਉ॥੧॥ਗੁਰਬਿਨੁਅਵਰੁਨਾਹੀ
ਮੈਥਾਉ॥ਅਨਦਿਨੁਜਪਉਗੁਰੂਗੁਰਨਾਉ॥੧॥ਰਹਾਉ॥ਗੁਰੁਮੇਰਾਗਿਆਨੁਗੁਰੁ
ਰਿਦੈਧਿਆਨੁ॥ਗੁਰੁਗੋਪਾਲੁਪੁਰਖੁਭਗਵਾਨੁ॥ਗੁਰਕੀਸਰਣਿਰਹਉਕਰਜੋਰਿ॥
ਗੁਰੂਬਿਨਾਮੈਨਾਹੀਹੋਰੁ॥੨॥ਗੁਰੁਬੋਹਿਥੁਤਾਰੇਭਵਪਾਰਿ॥ਗੁਰਸੇਵਾਜਮਤੇਛੁ
ਟਕਾਰਿ॥ਅੰਧਕਾਰਮਹਿਗੁਰਮੰਤ੍ਰੁਉਜਾਰਾ॥ਗੁਰਕੈਸੰਗਿਸਗਲਨਿਸਤਾਰਾ॥੩॥
ਗੁਰੁਪੂਰਾਪਾਈਐਵਡਭਾਗੀ॥ਗੁਰਕੀਸੇਵਾਦੂਖੁਨਲਾਗੀ॥ਗੁਰਕਾਸਬਦੁਨ
ਮੇਟੈਕੋਇ॥ਗੁਰੁਨਾਨਕੁਨਾਨਕੁਹਰਿਸੋਇ॥੪॥੭॥੯॥ਗੋੜਮਹਲਾ੫
॥ਰਾਮਰਾਮਸੰਗਿਕਰਿਬਿਉਹਾਰ॥ਰਾਮਰਾਮਰਾਮਪ੍ਰਾਨਅਧਾਰ॥ਰਾਮਰਾਮਰਾਮਕੀ
ਰਤਨੁਗਾਇ॥ਰਮਤਰਾਮੁਸਭਰਹਿਓਸਮਾਇ॥੧॥ਸੰਤਜਨਾਮਿਲਿਬੋਲਹੁਰਾ
ਮ॥ਸਭਤੇਨਿਰਮਲਪੂਰਨਕਾਮ॥੧॥ਰਹਾਉ॥ਰਾਮਰਾਮਧਨੁਸੰਚਿਭੰਡਾਰ॥ਰਾ
ਮਰਾਮਕਰਿਆਹਾਰ॥ਰਾਮਰਾਮਵੀਸਰਿਨਹੀਜਾਇ॥ਕਰਿਕਿਰਪਾਗੁਰਿਦੀਆ
ਬਤਾਇ॥੨॥ਰਾਮਰਾਮਰਾਮਸਦਾਸਹਾਇ॥ਰਾਮਰਾਮਰਾਮਲਿਵਲਾਇ॥ਰਾ
ਮਜਪਿਨਿਰਮਲਭਏ॥ਜਨਮਜਨਮਕੇਕਿਲਬਿਖਗਏ॥੩॥ਰਮਤ

ਰਾਮਜਨਮਮਰਣੁਨਿਵਾਰੈ॥ਉਚਰਤਰਾਮਭੈਪਾਰਿਉਤਾਰੈ॥ਸਭਤੇਊਚਰਾਮਪਰਗਾਸ॥ਨਿ
ਸਿਬਾਸੁਰਜਪਿਨਾਨਕਦਾਸ॥੪॥੮॥੧੦॥ਗੋੜਮਹਲਾ੫ ॥ਉਨਕਉਖਸਮਿ
ਕੀਨੀਠਾਕਹਾਰੇ॥ਦਾਸਸੰਗਤੇਮਾਰਿਬਿਦਾਰੇ॥ਗੋਬਿੰਦਭਗਤਕਾਮਹਲੁਨਪਾਇਆ॥
ਰਾਮਜਨਾਮਿਲਿਮੰਗਲੁਗਾਇਆ॥੧॥ਸਗਲਸ੍ਰਿਸਟਿਕੇਪੰਚਸਿਕਦਾਰ॥ਰਾਮ
ਭਗਤਕੇਪਾਨੀਹਾਰ॥੧॥ਰਹਾਉ॥ਜਗਤਪਾਸਤੇਲੇਤੇਦਾਨੁ॥ਗੋਬਿੰਦਭਗਤਕਉਕ
ਰਹਿਸਲਾਮੁ॥ਲੂਟਿਲੇਹਿਸਾਕਤਪਤਿਖੋਵਹਿ॥ਸਾਧਜਨਾਪਗਮਲਿਮਲਿਧੋਵਹਿ
॥੨॥ਪੰਚਪੂਤਜਣੇਇਕਮਾਇ॥ਉਤਭੁਜਖੇਲੁਕਰਿਜਗਤਵਿਆਇ॥ਤੀਨਿਗੁਣਾ
ਕੈਸੰਗਿਰਚਿਰਸੇ॥ਇਨਕਉਛੋਡਿਊਪਰਿਜਨਬਸੇ॥੩॥ਕਰਿਕਿਰਪਾਜਨਲੀਏ
ਛਡਾਇ॥ਜਿਸਕੇਸੇਤਿਨਿਰਖੇਹਟਾਇ॥ਕਹੁਨਾਨਕਭਗਤਿਪ੍ਰਭਸਾਰੁ॥ਬਿਨੁਭਗਤੀਸ
ਭਹੋਇਖੁਆਰੁ॥੪॥੯॥੧੧॥ਗੋੜਮਹਲਾ੫ ॥ਕਲਿਕਲੇਸਮਿਟੇਹਰਿਨਾ
ਇ॥ਦੁਖਬਿਨਸੇਸੁਖਕੀਨੋਠਾਉ॥ਜਪਿਜਪਿਅੰਮ੍ਰਿਤਨਾਮੁਅਘਾਨੇ॥ਸੰਤਪ੍ਰਸਾਦਿਸ
ਗਲਫਲਪਾਨੇ॥੧॥ਰਾਮਜਪਤਜਨਪਾਰਿਪਰੇ॥ਜਨਮਜਨਮਕੇਪਾਪਹਰੇ॥੧॥ਰਹਾਉ॥
ਗੁਰਕੇਚਰਨਰਿਦੈਉਰਿਧਾਰੇ॥ਅਗਨਿਸਾਗਰਤੇਉਤਰੇਪਾਰੇ॥ਜਨਮਮਰਣਸਭ
ਮਿਟੀਉਪਾਧਿ॥ਪ੍ਰਭਸਿਉਲਾਗੀਸਹਜਿਸਮਾਧਿ॥੨॥ਥਾਨਥਨੰਤਰਿਏਕੋਸੁਆ
ਮੀ॥ਸਗਲਘਟਾਕਾਅੰਤਰਜਾਮੀ॥ਕਰਿਕਿਰਪਾਜਾਕਉਮਤਿਦੇਇ॥ਆਠਪਹ
ਰਪ੍ਰਭਕਾਨਾਉਲੇਇ॥੩॥ਜਾਕੈਅੰਤਰਿਵਸੈਪ੍ਰਭੁਆਪਿ॥ਤਾਕੈਹਿਰਦੈਹੋਇਪ੍ਰਗਾ
ਸੁ॥ਭਗਤਿਭਾਇਹਰਿਕੀਰਤਨੁਕਰੀਐ॥ਜਪਿਪਾਰਬ੍ਰਹਮੁਨਾਨਕਨਿਸਤਰੀਐ॥
੪॥੧੦॥੧੨॥ਗੋੜਮਹਲਾ੫ ॥ਗੁਰਕੇਚਰਨਕਮਲਨਮਸਕਾਰਿ॥ਕਾਮੁ
ਕ੍ਰੋਧੁਇਸੁਤਨਤੇਮਾਰਿ॥ਹੋਇਰਹੀਐਸਗਲਕੀਰੀਨਾ॥ਘਟਿਘਟਿਰਮਈਆਸਭ
ਮਹਿਚੀਨਾ॥੧॥ਇਨਬਿਧਿਰਮਹੁਗੋਪਾਲਗੋਬਿੰਦੁ॥ਤਨੁਧਨੁਪ੍ਰਭਕਾਪ੍ਰਭਕੀਜਿੰਦੁ
॥੧॥ਰਹਾਉ॥ਆਠਪਹਰਹਰਿਕੇਗੁਣਗਾਉ॥ਜੀਅਪ੍ਰਾਨਕੋਇਹੈਸੁਆਉ॥ਤ
ਜਿਅਭਿਮਾਨੁਜਾਨੁਪ੍ਰਭੁਸੰਗਿ॥ਸਾਧਪ੍ਰਸਾਦਿਹਰਿਸਿਉਮਨੁਰੰਗਿ॥੨॥ਜਿਨਿ
ਤੂੰਕੀਆਤਿਸਕਉਜਾਨੁ॥ਆਗੈਦਰਗਹਪਾਵਹਿਮਾਨੁ॥ਮਨੁਤਨੁਨਿਰਮਲਹੋਇ

ਨਿਹਾਲੁ॥ਸਸਿਨਾਮੁਜਪਤਗੋਪਾਲੁ॥੩॥ਕਰਿਕਿਰਪਾਮੇਰੇਦੀਨਦਇਆਲਾ॥ਸਾਧੂਕੀ
ਮਨੁਮੰਗੈਰਵਾਲਾ॥ਹੋਹੁਦਇਆਲਦੇਹੁਪ੍ਰਭਦਾਨੁ॥ਨਾਨਕੁਜਪਿਜੀਵੈਪ੍ਰਭਨਾਮੁ॥੪
॥੧੧॥੧੩॥ਗਉੜੀਮਹਲਾ੫ ॥ਧੂਪਦੀਪਸੇਵਾਗੋਪਾਲ॥ਅਨਿਕਬਾਰਬੰਦਨ
ਕਰਤਾਰ॥ਪ੍ਰਭਕੀਸਰਣਿਗਹੀਸਭਤਿਆਗਿ॥ਗੁਰਸੁਪ੍ਰਸੰਨਭਏਵਡਭਾਗਿ॥੧॥
ਆਠਪਹਰਗਾਈਐਗੋਬਿੰਦੁ॥ਤਨੁਧਨੁਪ੍ਰਭਕਾਪ੍ਰਭਕੀਜਿੰਦੁ॥੧॥ਰਹਾਉ॥ਹਰਿ
ਗੁਣਰਮਤਭਏਆਨੰਦ॥ਪਾਰਬ੍ਰਹਮਪੂਰਨਬਖਸੰਦ॥ਕਰਿਕਿਰਪਾਜਨਸੇਵਾ
ਲਾਏ॥ਜਨਮਮਰਣਦੁਖਮੇਟਿਮਿਲਾਏ॥੨॥ਕਰਮਧਰਮਇਹੁਤਤੁਗਿਆਨੁ॥ਸਾਧ
ਸੰਗਿਜਪੀਐਹਰਿਨਾਮੁ॥ਸਾਗਰਤਰਿਬੋਹਿਥਪ੍ਰਭਚਰਣ॥ਅੰਤਰਜਾਮੀਪ੍ਰਭਕਾਰ
ਣਕਰਣ॥੩॥ਰਾਖਿਲੀਏਅਪਨੀਕਿਰਪਾਧਾਰਿ॥ਪੰਚਦੂਤਭਾਗੇਬਿਕਰਾਲ॥
ਜੂਐਜਨਮੁਨਕਬਹੂਹਾਰਿ॥ਨਾਨਕਕਾਅੰਗੁਕੀਆਕਰਤਾਰਿ॥੪॥੧੨॥੧੪॥ਗਉ
ੜੀਮਹਲਾ੫ ॥ਕਰਿਕਿਰਪਾਸੁਖਅਨਦਕਰੇਇ॥ਬਾਲਕਰਾਖਿਲੀਏਗੁਰ
ਦੇਵਿ॥ਪ੍ਰਭਕਿਰਪਾਲਦਇਆਲਗੋਬਿੰਦ॥ਜੀਅਜੰਤਸਗਲੇਬਖਸਿੰਦ॥੧॥
ਤੇਰੀਸਰਣਿਪ੍ਰਭਦੀਨਦਇਆਲ॥ਪਾਰਬ੍ਰਹਮਜਪਿਸਦਾਨਿਹਾਲ॥੧॥ਰਹਾ
ਉ॥ਪ੍ਰਭਦਇਆਲਦੂਸਰਕੋਈਨਾਹੀ॥ਘਟਘਟਅੰਤਰਿਸਰਬਸਮਾਹੀ॥ਅਪਨੇ
ਦਾਸਕਾਹਲਤੁਪਲਤੁਸਵਾਰੈ॥ਪਤਿਤਪਾਵਨਪ੍ਰਭਬਿਰਦੁਤੁਮ੍ਹਾਰੈ॥੨॥ਅਉਖ
ਧਕੋਟਿਸਿਮਰਿਗੋਬਿੰਦ॥ਤੰਤੁਮੰਤੁਭਜੀਐਭਗਵੰਤ॥ਰੋਗਸੋਗਮਿਟੇਪ੍ਰਭਿਧਿ
ਆਏ॥ਮਨਬਾਂਛਤਪੂਰਨਫਲਪਾਏ॥੩॥ਕਰਨਕਾਰਨਸਮਰਥਦਇਆਰ॥ਸ
ਰਬਨਿਧਾਨਮਹਾਬੀਚਾਰ॥ਨਾਨਕਬਖਸਿਲੀਏਪ੍ਰਭਿਆਪਿ॥ਸਦਾਸਦਾਏਕੋਹ
ਰਿਜਾਪਿ॥੪॥੧੩॥੧੫॥ਗਉੜੀਮਹਲਾ੫ ॥ਹਰਿਹਰਿਨਾਮੁਜਪਹੁਮੇਰੇਮੀ
ਤ॥ਨਿਰਮਲਹੋਇਤੁਮ੍ਹਾਰਾਚੀਤ॥ਮਨਤਨਕੀਸਭਮਿਟੈਬਲਾਇ॥ਦੂਖਅੰਧੇ
ਰਾਸਗਲਾਜਾਇ॥੧॥ਹਰਿਗੁਣਗਾਵਤਤਰੀਐਸੰਸਾਰੁ॥ਵਡਭਾਗੀਪਾਈਐ
ਪੁਰਖੁਅਪਾਰੁ॥੧॥ਰਹਾਉ॥ਜੋਜਨੁਕਰੈਕੀਰਤਨੁਗੋਪਾਲ॥ਤਿਸਕਉਪੋਹਿਨ
ਸਕੈਜਮਕਾਲੁ॥ਜਗਮਹਿਆਇਆਸੋਪਰਵਾਣੁ॥ਗੁਰਮੁਖਿਅਪਨਾਖਸਮੁਪਛਾ

ਣੁ॥੨॥ਹਰਿਗੁਣਗਾਵੈਸੰਤਪ੍ਰਸਾਦਿ॥ਕਾਮਕ੍ਰੋਧਮਿਟਹਿਉਨਮਾਦ॥ਸਦਾਹਜੂਰਿਜਾਣੁ
ਭਗਵੰਤ॥ਪੂਰੇਗੁਰਕਾਪੂਰਨਮੰਤ॥੩॥ਹਰਿਧਨੁਖਾਟਿਕੀਏਭੰਡਾਰ॥ਮਿਲਿਸਤਿਗੁ
ਰਸਭਿਕਾਜਸਵਾਰ॥ਹਰਿਕੇਨਾਮਰੰਗਸੰਗਿਜਾਗਾ॥ਹਰਿਚਰਣੀਨਾਨਕਮਨੁਲਾਗਾ
॥੪॥੧੪॥੧੬॥ਗਉੜੀਮਹਲਾ੫ ॥ਭਵਸਾਗਰਬੋਹਿਥਹਰਿਚਰਣ॥ਸਿ
ਮਰਤਨਾਮੁਨਾਹੀਫਿਰਿਮਰਣ॥ਹਰਿਗੁਣਰਮਤਨਾਹੀਜਮਪੰਥ॥ਮਹਾਬੀਚਾਰਪੰ
ਚਦੂਤਹਮੰਥ॥੧॥ਤਉਸਰਣਾਈਪੂਰਨਨਾਥ॥ਜੰਤਅਪਨੇਕਉਦੀਜਹਿਹਾਥ॥੧॥
ਰਹਾਉ॥ਸਿਮ੍ਰਿਤਸਾਸਤ੍ਰਬੇਦਪੁਰਾਣ॥ਪਾਰਬ੍ਰਹਮਕਾਕਰਹਿਵਖਿਆਣ॥ਜੋਗੀ
ਜਤੀਬੈਸਨੋਰਾਮਦਾਸ॥ਮਿਤਿਨਾਹੀਬ੍ਰਹਮਅਬਿਨਾਸ॥੨॥ਕਰਣਪਲਾਹਕਰਹਿ
ਸਿਵਦੇਵ॥ਤਿਲੁਨਹੀਬੂਝਹਿਅਲਖਅਭੇਵ॥ਪ੍ਰੇਮਭਗਤਿਜਿਸੁਆਪੇਦੇਇ॥
ਜਗਮਹਿਵਿਰਲੇਕੇਈਕੇਇ॥੩॥ਮੋਹਿਨਿਰਗੁਣਗੁਣੁਕਿਛੂਨਾਹਿ॥ਸਰ
ਬਨਿਧਾਨਤੇਰੀਦ੍ਰਿਸਟੀਮਾਹਿ॥ਨਾਨਕੁਦੀਨੁਜਾਚੈਤੇਰੀਸੇਵ॥ਕਰਿਕਿਰਪਾਦੀਜੈਗੁ
ਰਦੇਵ॥੪॥੧੫॥੧੭॥ਗਉੜੀਮਹਲਾ੫ ॥ਸੰਤਕਾਲੀਆਧਰਤਿਬਿਦਾਰ
ਉ॥ਸੰਤਕਾਨਿੰਦਕੁਅਕਾਸਤੇਟਾਰਉ॥ਸੰਤਕਉਰਾਖਉਅਪਨੇਜੀਅਨਾਲਿ॥ਸੰ
ਤਉਧਾਰਉਤਤਖਿਣਤਾਲਿ॥੧॥ਸੋਈਸੰਤੁਜਿਭਾਵੈਰਾਮ॥ਸੰਤਗੋਬਿੰਦਕੈਏ
ਕੈਕਾਮ॥੧॥ਰਹਾਉ॥ਸੰਤਕੈਊਪਰਿਦੇਇਪ੍ਰਭੁਹਾਥ॥ਸੰਤਕੈਸੰਗਿਬਸੈਦਿਨੁਰਾਤਿ
॥ਸਾਸਿਸਾਸਿਸੰਤਹਪ੍ਰਤਿਪਾਲਿ॥ਸੰਤਕਾਦੋਖੀਰਾਜਤੇਟਾਲਿ॥੨॥ਸੰਤਕੀਨਿੰ
ਦਾਕਰਹੁਨਕੋਇ॥ਜੋਨਿੰਦੈਤਿਸਕਾਪਤਨੁਹੋਇ॥ਜਿਸਕਉਰਾਖੈਸਿਰਜਨਹਾਰੁ॥ਝ
ਖਮਾਰਉਸਗਲਸੰਸਾਰੁ॥੩॥ਪ੍ਰਭਅਪਨੇਕਾਭਇਆਬਿਸਾਸੁ॥ਜੀਉਪਿੰਡੁਸਭੁ
ਤਿਸਕੀਰਾਸਿ॥ਨਾਨਕਕਉਉਪਜੀਪਰਤੀਤਿ॥ਮਨਮੁਖਹਾਰਗੁਰਮੁਖਸਦਜੀਤਿ॥
੪॥੧੬॥੧੮॥ਗਉੜੀਮਹਲਾ੫ ॥ਨਾਮੁਨਿਰੰਜਨੁਨੀਰਿਨਰਾਇਣ॥ਰਸਨ
ਸਿਮਰਤਪਾਪਬਿਲਾਇਣ॥੧॥ਰਹਾਉ॥ਨਾਰਾਇਣਸਭਮਾਹਿਨਿਵਾਸ॥ਨਾਰਾਇ
ਣਘਟਿਘਟਿਪਰਗਾਸ॥ਨਾਰਾਇਣਕਹਤੇਨਰਕਿਨਜਾਹਿ॥ਨਾਰਾਇਣਸੇਵਿਸ
ਗਲਫਲਪਾਹਿ॥੧॥ਨਾਰਾਇਣਮਨਮਾਹਿਅਧਾਰ॥ਨਾਰਾਇਣਬੋਹਿਥਸੰਸਾ

ਰਾ॥ਨਾਰਾਇਣਕਹਤਜਮੁਭਾਗਿਪਲਾਇਣ॥ਨਾਰਾਇਣਦੰਤਭਾਨੇਡਾਇਣ॥੨॥
ਨਾਰਾਇਣਸਦਸਦਬਖਸਿੰਦ॥ਨਾਰਾਇਣਕੀਨੇਸੂਖਅਨੰਦ॥ਨਾਰਾਇਣਪ੍ਰਗਟਕੀ
ਨੋਪਰਤਾਪ॥ਨਾਰਾਇਣਸੰਤਕੋਮਾਈਬਾਪ॥੩॥ਨਾਰਾਇਣਸਾਧਸੰਗਿਨਰਾਇਣ
॥ਬਾਰੰਬਾਰਨਰਾਇਣਗਾਇਣ॥ਬਸਤੁਅਗੋਚਰਗੁਰਮਿਲਿਲਹੀ॥ਨਾਰਾਇ
ਣਓਟਨਾਨਕਦਾਸਗਹੀ॥੪॥੧੭॥੧੯॥ਗੋਂਡਮਹਲਾ੫ ॥ਜਾਕਉ
ਰਾਖੈਰਾਖਣਹਾਰੁ॥ਤਿਸਕਾਅੰਗੁਕਰੇਨਿਰੰਕਾਰੁ॥੧॥ਰਹਾਉ॥ਮਾਤਗਰਭਮਹਿਅਗ
ਨਿਨਜੋਹੈ॥ਕਾਮੁਕ੍ਰੋਧੁਲੋਭੁਮੋਹੁਨਪੋਹੈ॥ਸਾਧਸੰਗਿਜਪੈਨਿਰੰਕਾਰੁ॥ਨਿੰਦਕਕੈਮੁਹਿਲਾ
ਗੈਛਾਰੁ॥੧॥ਰਾਮਕਵਚੁਦਾਸਕਾਸੰਨਾਹੁ॥ਦੂਤਦੁਸਟਤਿਸੁਪੋਹਤਨਾਹਿ॥ਜੋਜੋਗ
ਰਬੁਕਰੇਸੋਜਾਇ॥ਗਰੀਬਦਾਸਕੀਪ੍ਰਭੁਸਰਣਾਇ॥੨॥ਜੋਜੋਸਰਣਿਪਇਆਹਰਿ
ਰਾਇ॥ਸੋਦਾਸੁਰਖਿਆਅਪਣੈਕੰਠਿਲਾਇ॥ਜੇਕੋਬਹੁਤੁਕਰੇਅਹੰਕਾਰੁ॥ਓਹੁਖਿ
ਨਮਹਿਰੁਲਤਾਖਾਕੂਨਾਲਿ॥੩॥ਹੈਭੀਸਾਚਾਹੋਵਣਹਾਰੁ॥ਸਦਾਸਦਾਜਾਈਬ
ਲਿਹਾਰ॥ਆਪਣੇਦਾਸਰਖੇਕਿਰਪਾਧਾਰਿ॥ਨਾਨਕਕੇਪ੍ਰਭਪ੍ਰਾਣਅਧਾਰ॥੪॥੧੮
॥੨੦॥ਗੋਂਡਮਹਲਾ੫ ॥ਅਚਰਜਕਥਾਮਹਾਅਨੂਪ॥ਪ੍ਰਾਤਮਾਪਾਰਬ੍ਰ
ਹਮਕਾਰੂਪੁ॥ਰਹਾਉ॥ਨਾਇਹੁਬੂਢਾਨਾਇਹੁਬਾਲਾ॥ਨਾਇਸੁਦੂਖੁਨਹੀਜਮਜਾਲਾ॥ਨਾ
ਇਹੁਬਿਨਸੈਨਾਇਹੁਜਾਇ॥ਆਦਿਜੁਗਾਦੀਰਹਿਆਸਮਾਇ॥੧॥ਨਾਇਸੁਉਸ
ਨੁਨਹੀਇਸੁਸੀਤੁ॥ਨਾਇਸੁਦੁਸਮਨੁਨਾਇਸੁਮੀਤੁ॥ਨਾਇਸੁਹਰਖੁਨਹੀਇਸੁਸੋਗੁ॥
ਸਭੁਕਿਛੁਇਸਕਾਇਹੁਕਰਨੈਜੋਗੁ॥੨॥ਨਾਇਸੁਬਾਪੁਨਹੀਇਸੁਮਾਇਆ॥ਇ
ਹੁਅਪਰੰਪਰੁਹੋਤਾਆਇਆ॥ਪਾਪਪੁੰਨਕਾਇਸੁਲੇਪੁਨਲਾਗੈ॥ਘਟਘਟਅੰਤਰਿ
ਸਦਹੀਜਾਗੈ॥੩॥ਤੀਨਿਗੁਣਾਇਕਸਕਤਿਉਪਾਇਆ॥ਮਹਾਮਾਇਆਤਾਕੀਹੈਛਾ
ਇਆ॥ਅਛਲਅਛੇਦਅਭੇਦਦਇਆਲ॥ਦੀਨਦਇਆਲਸਦਾਕਿਰਪਾਲ॥
ਤਾਕੀਗਤਿਮਿਤਿਕਛੂਨਪਾਇ॥ਨਾਨਕਤਾਕੈਬਲਿਬਲਿਜਾਇ॥੪॥੧੯॥੨੧॥
ਗੋਂਡਮਹਲਾ੫ ॥ਸੰਤਨਕੈਬਲਿਹਾਰੈਜਾਉ॥ਸੰਤਨਕੈਸੰਗਿਰਾਮਗੁਨਗਾਉ॥
ਸੰਤਪ੍ਰਸਾਦਿਕਿਲਵਿਖਸਭਿਗਏ॥ਸੰਤਸਰਣਿਵਡਭਾਗੀਪਏ॥੧॥ਰਾਮੁਜਪਤਕ

ਛੁਬਿਘਨੁਨਵਿਆਪੈ॥ਗੁਰਪ੍ਰਸਾਦਿਅਪੁਨਾਪ੍ਰਭੁਜਾਪੈ॥੧॥ਰਹਾਉ॥ਪਾਰਬ੍ਰਹਮੁਜ
ਬਹੋਇਦਇਆਲਾ॥ਸਾਧੂਜਨਕੀਕਰੈਰਵਾਲਾ॥ਕਾਮੁਕ੍ਰੋਧੁਇਸੁਤਨਤੇਜਾਇ॥ਰਾ
ਮਰਤਨੁਵਸੈਮਨਿਆਇ॥੨॥ਸਫਲੁਜਨਮੁਤਾਂਕਾਪਰਵਾਣੁ॥ਪਾਰਬ੍ਰਹਮੁਨਿਕਟਿ
ਕਰਿਜਾਣੁ॥ਭਾਇਭਗਤਿਪ੍ਰਭਕੀਰਤਨਿਲਾਗੈ॥ਜਨਮਜਨਮਕਾਸੋਇਆਜਾਗੈ॥
੩॥ਚਰਨਕਮਲਜਨਕਾਆਧਾਰੁ॥ਗੁਣਗੋਵਿੰਦਰਉਸਚੁਵਾਪਾਰੁ॥ਦਾਸਜਨਾਕੀਮ
ਨਸਾਪੂਰਿ॥ਨਾਨਕਸੁਖੁਪਾਵੈਜਨਧੂਰਿ॥੪॥੨੦॥੨੨॥ਛ॥੨੮॥

ਗੋਂਡਅਸਟਪਦੀਆਮਹਲਾ੫ ਘਰੁ੨ ੴਸਤਿਗੁਰਪ੍ਰਸਾਦਿ॥
ਕਰਿਨਮਸਕਾਰਪੂਰੇਗੁਰਦੇਵ॥ਸਫਲਮੂਰਤਿਸਫਲਜਾਕੀਸੇਵ॥ਅੰਤਰਜਾਮੀਪੁ
ਰਖੁਬਿਧਾਤਾ॥ਆਠਪਹਰਨਾਮਰੰਗਿਰਾਤਾ॥੧॥ਗੁਰੁਗੋਬਿੰਦਗੁਰੂਗੋਪਾਲ॥ਅਪ
ਨੇਦਾਸਕਉਰਾਖਨਹਾਰ॥੧॥ਰਹਾਉ॥ਪਾਤਿਸਾਹਸਾਹਉਮਰਾਉਪਤੀਆਏ॥ਦੁਸਟ
ਅਹੰਕਾਰੀਮਾਰਿਪਚਾਏ॥ਨਿੰਦਕਕੈਮੁਖਿਕੀਨੋਰੋਗੁ॥ਜੈਜੈਕਾਰੁਕਰੈਸਭੁਲੋਗੁ॥੨॥
ਸੰਤਨਕੈਮਨਿਮਹਾਅਨੰਦੁ॥ਸੰਤਜਪਹਿਗੁਰਦੇਉਭਗਵੰਤੁ॥ਸੰਗਤਿਕੇਮੁਖਊਜਲ
ਭਏ॥ਸਗਲਥਾਨਨਿੰਦਕਕੇਗਏ॥੩॥ਸਾਸਿਸਾਸਿਜਨੁਸਦਾਸਲਾਹੇ॥ਪਾਰਬ੍ਰ
ਹਮਗੁਰਬੇਪਰਵਾਹੇ॥ਸਗਲਭੈਮਿਟੇਜਾਕੀਸਰਨਿ॥ਨਿੰਦਕਮਾਰਿਪਾਏਸਭਿਧਰ
ਨਿ॥੪॥ਜਨਕੀਨਿੰਦਾਕਰੈਨਕੋਇ॥ਜੋਕਰੈਸੋਦੁਖੀਆਹੋਇ॥ਆਠਪਹਰਜਨੁਏਕ
ਧਿਆਏ॥ਜਮੂਆਤਾਕੈਨਿਕਟਿਨਜਾਏ॥੫॥ਜਨਨਿਰਵੈਰਨਿੰਦਕਅਹੰਕਾਰੀ॥
ਜਨਭਲਮਾਨਹਿਨਿੰਦਕਵੇਕਾਰੀ॥ਗੁਰਕੈਸਿਖਿਸਤਿਗੁਰੂਧਿਆਇਆ॥ਜਨਉ
ਬਰੇਨਿੰਦਕਨਰਕਿਪਾਇਆ॥੬॥ਸੁਣਿਸਾਜਨਮੇਰੇਮੀਤਪਿਆਰੇ॥ਸਤਿਬਚਨ
ਵਰਤਹਿਹਰਿਦੁਆਰੇ॥ਜੈਸਾਕਰੇਸੁਤੈਸਾਪਾਏ॥ਅਭਿਮਾਨੀਕੀਜੜਸਰਪਰਜਾਏ
॥੭॥ਨੀਧਰਿਆਸਤਿਗੁਰਧਰਤੇਰੀ॥ਕਰਿਕਿਰਪਾਰਾਖਹੁਜਨਕੇਰੀ॥ਕਹੁਨਾਨਕ
ਤਿਸੁਗੁਰਬਲਿਹਾਰੀ॥ਜਾਕੈਸਿਮਰਨਿਪੈਜਸਵਾਰੀ॥੮॥੧॥੨੯॥

ਰਾਗੁਗੋਂਡਬਾਣੀਭਗਤਾਕੀ॥ਕਬੀਰਜੀ॥ ਘਰੁ੧ ੧ਓ ਸਤਿਗੁਰਪ੍ਰਸਾਦਿ॥
ਸੰਤੁਮਿਲੈਕਿਛੁਸੁਨੀਐਕਹੀਐ॥ਮਿਲੈਅਸੰਤੁਮਸਟਿਕਰਿਰਹੀਐ॥੧॥ਬਾਬਾਬੋ
ਲਨਾਕਿਆਕਹੀਐ॥ਜੈਸੇਰਾਮਨਾਮਰਵਿਰਹੀਐ॥੧॥ਰਹਾਉ॥ਸੰਤਨਸਿਉਬੋਲੇ
ਉਪਕਾਰੀ॥ਮੂਰਖਸਿਉਬੋਲੇਝਖਮਾਰੀ॥੨॥ਬੋਲਤਬੋਲਤਬਢਹਿਬਿਕਾਰਾ॥ਬਿ
ਨੁਬੋਲੇਕਿਆਕਰਹਿਬੀਚਾਰਾ॥੩॥ਕਹੁਕਬੀਰਛੂਛਾਘਟੁਬੋਲੈ॥ਭਰਿਆਹੋਇਸੁ
ਕਬਹੁਨਡੋਲੈ॥੪॥੧॥ਗੋਂਡ॥ ॥ਨਰੂਮਰੈਨਰੁਕਾਮਿਨਆਵੈ॥ਪਸੂਮਰੈਦਸਕਾ
ਜਸਵਾਰੈ॥੧॥ਅਪਨੇਕਰਮਕੀਗਤਿਮੈਕਿਆਜਾਨਉ॥ਮੈਕਿਆਜਾਨਉਬਾਬਾਰੇ॥
੧॥ਰਹਾਉ॥ਹਾਡੁਜਲੇਜੈਸੇਲਕਰੀਕਾਤੂਲਾ॥ਕੇਸਜਲੇਜੈਸੇਘਾਸਕਾਪੂਲਾ॥੨॥
ਕਹੁਕਬੀਰਤਬਹੀਨਰੁਜਾਗੈ॥ਜਮਕਾਡੰਡੁਮੂੰਡਮਹਿਲਾਗੈ॥੩॥੨॥ਗੋਂਡ॥
ਆਕਾਸਿਗਗਨੁਪਾਤਾਲਿਗਗਨੁਹੈਚਹੁਦਿਸਿਗਗਨੁਰਹਾਇਲੇ॥ਆਨਦਮੂਲੁਸ
ਦਾਪੁਰਖੋਤਮੁਘਟੁਬਿਨਸੈਗਗਨੁਨਜਾਇਲੇ॥੧॥ਮੋਹਿਬੈਰਾਗੁਭਇਓ॥ਇਹੁਜੀ
ਉਆਇਕਹਾਗਇਓ॥੧॥ਰਹਾਉ॥ਪੰਚਤਤੁਮਿਲਿਕਾਇਆਕੀਨੀਤਤੁਕਹਾਤੇਕੀ
ਨੁਰੇ॥ਕਰਮਬਧਤੁਮਜੀਉਕਹਤਹੌਕਰਮਹਿਕਿਨਿਜੀਉਦੀਨੁਰੇ॥੨॥ਹਰਿਮਹਿਤ
ਨੁਹੈਤਨਮਹਿਹਰਿਹੈਸਰਬਨਿਰੰਤਰਿਸੋਇਰੇ॥ਕਹਿਕਬੀਰਰਾਮਨਾਮੁਨਛੋਡਉਸਹਜੇਹੋਇ
ਸੁਹੋਇਰੇ॥੩॥੩॥

ਰਾਗੁਗੋਂਡਬਾਣੀਕਬੀਰਜੀਉਕੀ॥ ਘਰੁ੨ ੧ਓ ਸਤਿਗੁਰਪ੍ਰਸਾਦਿ॥
ਭੁਜਾਬਾਂਧਿਭਿਲਾਕਰਿਡਾਰਿਓ॥ਹਸਤੀਕ੍ਰੋਪਿਮੂੰਡਮਹਿਮਾਰਿਓ॥ਹਸਤਿਭਾਗਿ
ਕੈਚੀਸਾਮਾਰੈ॥ਇਆਮੂਰਤਿਕੈਹਉਬਲਿਹਾਰੈ॥੧॥ਆਹਿਮੇਰੇਠਾਕੁਰਤੁਮਰਾਜੋਰੁ॥
ਕਾਜੀਬਕਿਬੋਹਸਤੀਤੋਰੁ॥੧॥ਰਹਾਉ॥ਰੇਮਹਾਵਤਤੁਝੁਡਾਰਉਕਾਟਿ॥ਇਸਹਿਤੁ
ਰਾਵਹੁਘਾਲਹੁਸਾਟਿ॥ਹਸਤਿਨਤੋਰੈਧਰੈਧਿਆਨੁ॥ਵਾਕੈਰਿਦੈਬਸੈਭਗਵਾਨੁ॥੨॥
ਕਿਆਅਪਰਾਧੁਸੰਤਹੈਕੀਨਾ॥ਬਾਂਧਿਪੋਟਕੁੰਚਰਕਉਦੀਨਾ॥ਕੁੰਚਰੁਪੋਟਲੈਲੈਨਮਸ
ਕਾਰੈ॥ਬੂਝੀਨਹੀਕਾਜੀਅੰਧਿਆਰੈ॥੩॥ਤੀਨਿਬਾਰਪਤੀਆਭਰਿਲੀਨਾ॥ਮਨਕਠੋ
ਰੁਅਜਹੂਨਪਤੀਨਾ॥ਕਹਿਕਬੀਰਹਮਰਾਗੋਬਿੰਦੁ॥ਚਉਥੇਪਦਮਹਿਜਨਕੀਜਿੰ

ਦੁ॥੧॥੪॥ਗੋਂਡ॥ ॥ਨਾਇਹੁਮਾਨਸੁਨਾਇਹੁਦੇਉ॥ਨਾਇਹੁਜਤੀਕਹਾਵੈਸੇਉ॥
ਨਾਇਹੁਜੋਗੀਨਾਅਵਧੂਤਾ॥ਨਾਇਸੁਮਾਇਨਕਾਹੂਪੂਤਾ॥੧॥ਇਆਮੰਦਰਮਹਿਕੌ
ਨਬਸਾਈ॥ਤਾਕਾਅੰਤੁਨਕੋਊਪਾਈ॥੧॥ਰਹਾਉ॥ਨਾਇਹੁਗਿਰਹੀਨਾਓਦਾਸੀ॥ਨਾਇ
ਹੁਰਾਜਨਭੀਖਮੰਗਾਸੀ॥ਨਾਇਸੁਪਿੰਡੁਨਰਕਤੂਰਾਤੀ॥ਨਾਇਹੁਬ੍ਰਹਮਨੁਨਾਇਹੁਖਤੀ
॥੨॥ਨਾਇਹੁਤਪਾਕਹਾਵੈਸੇਖੁ॥ਨਾਇਹੁਜੀਵੈਨਮਰਤਾਦੇਖੁ॥ਇਸੁਮਰਤੇਕਉਜੇਕੋ
ਰੋਵੈ॥ਜੋਰੋਵੈਸੋਈਪਤਿਖੋਵੈ॥੩॥ਗੁਰਪ੍ਰਸਾਦਿਮੈਡਗਰੋਪਾਇਆ॥ਜੀਵਨਮਰ
ਨੁਦੋਊਮਿਟਵਾਇਆ॥ਕਹੁਕਬੀਰਇਹੁਰਾਮਕੀਅੰਸੁ॥ਜਸਕਾਗਦਪਰਮਿਟੈਨਮੰ
ਸੁ॥੪॥੨॥੫॥ਗੋਂਡ॥ ॥ਤੂਟੇਤਾਗੇਨਿਖੁਟੀਪਾਨਿ॥ਦੁਆਰਊਪਰਿਝਿਲਕਾ
ਵਹਿਕਾਨ॥ਕੂਚਬਿਚਾਰੇਫੂਏਫਾਲ॥ਇਆਮੁੰਡੀਆਸਿਰਿਚਢਿਬੋਕਾਲ॥੧॥ਇ
ਹੁਮੁੰਡੀਆਸਗਲੋਦ੍ਰਬੁਖੋਈ॥ਆਵਤਜਾਤਨਾਕਸਰੋਈ॥੧॥ਰਹਾਉ॥ਤੁਰੀਨਾਰਿ
ਕੀਛੋਡੀਬਾਤਾ॥ਰਾਮਨਾਮਵਾਕਾਮਨੁਰਾਤਾ॥ਲਰਕੀਲਰਿਕਨਖੈਬੋਨਾਹਿ॥ਮੁੰਡੀਆ
ਅਨਦਿਨੁਧਾਪੇਜਾਹਿ॥੨॥ਇਕਦੁਇਮੰਦਰਿਇਕਦੁਇਬਾਟ॥ਹਮਕਉਸਾਥਰੁਉ
ਨਕਉਖਾਟ॥ਮੂੜਪਲੋਸਿਕਮਰਬਧਿਪੋਥੀ॥ਹਮਕਉਚਾਬਨੁਉਨਕਉਰੋਟੀ॥੩॥
ਮੁੰਡੀਆਮੁੰਡੀਆਹੂਏਏਕ॥ਏਮੁੰਡੀਆਬੂਡਤਕੀਟੇਕ॥ਸੁਨਿਅੰਧਲੀਲੋਈਬੇ
ਪੀਰਿ॥ਇਨਮੁੰਡੀਅਨਭਜਿਸਰਨਿਕਬੀਰ॥੪॥੩॥੬॥ਗੋਂਡ॥ ॥ਖਸਮੁ
ਮਰੈਤਉਨਾਰਿਨਰੋਵੈ॥ਉਸੁਰਖਵਾਰਾਅਉਰੋਹੋਵੈ॥ਰਖਵਾਰੇਕਾਹੋਇਬਿਨਾਸ॥ਆ
ਗੈਨਰਕੁਈਹਾਭੋਗਬਿਲਾਸ॥੧॥ਏਕਸੁਹਾਗਨਿਜਗਤਪਿਆਰੀ॥ਸਗਲੇਜੀਅ
ਜੰਤਕੀਨਾਰੀ॥੧॥ਰਹਾਉ॥ਸੋਹਾਗਨਿਗਲਿਸੋਹੈਹਾਰੁ॥ਸੰਤਕਉਬਿਖੁਬਿਗਸੈਸੰਸਾ
ਰੁ॥ਕਰਿਸੀਗਾਰੁਬਹੈਪਖਿਆਰੀ॥ਸੰਤਕੀਠਿਠਕੀਫਿਰੈਬਿਚਾਰੀ॥੨॥ਸੰਤਭਾਗਿ
ਓਹਪਾਛੈਪਰੈ॥ਗੁਰਪਰਸਾਦੀਮਾਰਹੁਡਰੈ॥ਸਾਕਤਕੀਓਹਪਿੰਡਪਰਾਇਣਿ॥ਹ
ਮਕਉਦ੍ਰਿਸਟਿਪਰੈਤ੍ਰਖਿਡਾਇਣਿ॥੩॥ਹਮਤਿਸਕਾਬਹੁਜਾਨਿਆਭੇਉ॥ਜਬ
ਹੂਏਕ੍ਰਿਪਾਲਮਿਲੇਗੁਰਦੇਉ॥ਕਹੁਕਬੀਰਅਬਬਾਹਰਿਪਰੀ॥ਸੰਸਾਰੈਕੈਅੰਚਲਿ
ਲਰੀ॥੪॥੪॥੭॥ਗੋਂਡ॥ ॥ਗ੍ਰਿਹਿਸੋਭਾਜਾਕੈਰੇਨਾਹਿ॥ਆਵਤਪਹੀਆ

ਖੂਧੇਜਾਹਿ॥ਵਾਕੈਅੰਤਰਿਨਹੀਸੰਤੋਖੁ॥ਬਿਨੁਸੋਹਾਗਨਿਲਾਗੈਦੋਖੁ॥੧॥ਧਨੁਸੋਹਾਗਨਿਮ
ਹਾਪਵੀਤ॥ਤਪੇਤਪੀਸਰਡੋਲੈਚੀਤ॥੧॥ਰਹਾਉ॥ਸੋਹਾਗਨਿਕਿਰਪਨਕੀਪੂਤੀ॥ਸੇਵਕ
ਤਜਿਜਗਤਸਿਉਸੂਤੀ॥ਸਾਧੂਕੈਠਾਢੀਦਰਬਾਰਿ॥ਸਰਨਿਤੇਰੀਮੋਕਉਨਿਸਤਾਰਿ॥੨॥
ਸੋਹਾਗਨਿਹੈਅਤਿਸੁੰਦਰੀ॥ਪਗਨੇਵਰਛਨਕਛਨਹਰੀ॥ਜਉਲਗੁਪ੍ਰਾਨਤਉਲਗੁਸੰ
ਗੇ॥ਨਾਹਿਤਚਲੀਬੇਗਿਉਠਿਨੰਗੇ॥੩॥ਸੋਹਾਗਨਿਭਵਨਤ੍ਰੈਲੀਆ॥ਦਸਅਠਪੁਰਾਣ
ਤੀਰਥਰਸਕੀਆ॥ਬ੍ਰਹਮਾਬਿਸਨੁਮਹੇਸਰਬੇਧੇ॥ਬਡੇਭੂਪਤਿਰਾਜੇਹੈਛੇਧੇ॥੪॥ਸੋਹਾ
ਗਨਿਉਰਵਾਰਿਨਪਾਰਿ॥ਪਾਂਚਨਾਰਦਕੈਸੰਗਿਬਿਧਵਾਰਿ॥ਪਾਂਚਨਾਰਦਕੇਮਿਟਵੇਫੂ
ਟੇ॥ਕਹੁਕਬੀਰਗੁਰਕਿਰਪਾਛੂਟੇ॥੫॥੫॥੮॥ਗੋਂਡ॥ ਜੈਸੇਮੰਦਰਮਹਿਬਲ
ਹਰਨਾਠਾਹਰੈ॥ਨਾਮਬਿਨਾਕੈਸੇਪਾਰਿਉਤਰੈ॥ਕੁੰਭਬਿਨਾਜਲੁਨਾਟੀਕਾਵੈ॥ਸਾਧੂ
ਬਿਨੁਐਸੇਅਬਗਤੁਜਾਵੈ॥੧॥ਜਾਰਉਤਿਸੈਜੁਰਾਮੁਨਚੇਤੈ॥ਤਨਮਨਰਮਤਰਹੈਮਹਿ
ਖੇਤੈ॥੧॥ਰਹਾਉ॥ਜੈਸੇਹਲਹਰਬਿਨਾਜਿਮੀਨਹੀਬੋਈਐ॥ਸੂਤਬਿਨਾਕੈਸੇਮਣੀਪ
ਰੋਈਐ॥ਘੁੰਡੀਬਿਨੁਕਿਆਗੰਠਿਚੜ੍ਹਾਈਐ॥ਸਾਧੂਬਿਨੁਤੈਸੇਅਬਗਤੁਜਾਈ
ਐ॥੨॥ਜੈਸੇਮਾਤਪਿਤਾਬਿਨੁਬਾਲੁਨਹੋਈ॥ਬਿੰਬਬਿਨਾਕੈਸੇਕਪਰੇਧੋਈ॥ਘੋ
ਰਬਿਨਾਕੈਸੇਅਸਵਾਰ॥ਸਾਧੂਬਿਨੁਨਾਹੀਦਰਵਾਰ॥੩॥ਜੈਸੇਬਾਜੇਬਿਨੁਨਹੀਲੀ
ਜੈਫੇਰੀ॥ਖਸਮਿਦੁਹਾਗਨਿਤਜਿਅਉਹੇਰੀ॥ਕਹੈਕਬੀਰੁਏਕੈਕਰਿਕਰਨਾ॥ਗੁਰਮੁ
ਖਿਹੋਇਬਹੁਰਿਨਹੀਮਰਨਾ॥੪॥੬॥੯॥ਗੋਂਡ॥ ਕੂਟਨੁਸੋਇਜੁਮਨਕਉਕੂ
ਟੈ॥ਮਨਕੂਟੈਤਉਜਮਤੇਛੂਟੈ॥ਕੁਟਿਕੁਟਿਮਨੁਕਸਵਟੀਲਾਵੈ॥ਸੋਕੂਟਨੁਮੁਕਤਿਬਹੁ
ਪਾਵੈ॥੧॥ਕੂਟਨੁਕਿਸੈਕਹਹੁਸੰਸਾਰ॥ਸਗਲਬੋਲਨਕੇਮਾਹਿਬੀਚਾਰ॥੧॥ਰਹਾਉ॥
ਨਾਚਨੁਸੋਇਜੁਮਨਸਿਉਨਾਚੈ॥ਝੂਠਿਨਪਤੀਐਪਰਚੈਸਾਚੈ॥ਇਸੁਮਨਆਗੇਪੂਰੈ
ਤਾਲ॥ਇਸੁਨਾਚਨਕੇਮਨਰਖਵਾਲ॥੨॥ਬਜਾਰੀਸੋਜੁਬਜਾਰਹਿਸੋਧੈ॥ਪਾਂਚਪਲੀ
ਤਹਕਉਪਰਬੋਧੈ॥ਨਉਨਾਇਕਕੀਭਗਤਿਪਛਾਨੈ॥ਸੋਬਾਜਾਰੀਹਮਗੁਰਮਾਨੇ॥੩॥
ਤਸਕਰੁਸੋਇਜਿਤਾਤਿਨਕਰੈ॥ਇੰਦ੍ਰੀਕੈਜਤਨਿਨਾਮੁਉਚਰੈ॥ਕਹੁਕਬੀਰਹਮਐਸੇ
ਲਖਨ॥ਧੰਨੁਗੁਰਦੇਵਅਤਿਰੂਪਬਿਚਖਨ॥੪॥੭॥੧੦॥ਗੋਂਡ॥ ਧੰਨੁਗੁ

॥ਧੰਨੁਗੁਰਦੇਵ॥ਧੰਨੁਅਨਾਦਿਭੂਖੇਕਵਲੁਟਹਕੇਵ॥ਧਨੁਓਇਸੰਤਜਿਨਐਸੀਜਾਨੀ॥
ਤਿਨਕਉਮਿਲਿਬੋਸਾਰਿੰਗਪਾਨੀ॥੧॥ਆਦਿਪੁਰਖਤੇਹੋਇਅਨਾਦਿ॥ਜਪੀਐ
ਮੁਅੰਨਕੈਸਾਦਿ॥੧॥ਰਹਾਉ॥ਜਪੀਐਨਾਮੁਜਪੀਐਅੰਨੁ॥ਅੰਭੈਕੈਸੰਗਿਨੀਕਾ
ਨੁ॥ਅੰਨੈਬਾਹਰਿਜੋਨਰਹੋਵਹਿ॥ਤੀਨਿਭਵਨਮਹਿਅਪਨੀਖੋਵਹਿ॥੨॥ਛੋਡਹਿ
ਅੰਨੁਕਰਹਿਪਾਖੰਡ॥ਨਾਓਇਸੋਹਾਗਨਿਨਾਓਹਿਰੰਡ॥ਜਗਮਹਿਬਕਤੇਦੂਧਾਧਾਰੀ॥
ਗੁਪਤੀਖਾਵਹਿਵਟਿਕਾਸਾਰੀ॥੩॥ਅੰਨੈਬਿਨਾਨਹੋਇਸੁਕਾਲੁ॥ਤਜਿਐਅੰਨਿ
ਨਮਿਲੈਗੁਪਾਲੁ॥ਕਹੁਕਬੀਰਹਮਐਸੇਜਾਨਿਆ॥ਧੰਨੁਅਨਾਦਿਠਾਕੁਰਮਨੁਮਾਨਿ
ਆ॥੪॥੮॥੧੧॥
ਰਾਗੁਗੋਂਡਬਾਣੀਨਾਮਦੇਵਜੀਕੀ॥ ਘਰੁ੧ ੴਸਤਿਗੁਰਪ੍ਰਸਾਦਿ॥
ਅਸੁਮੇਧਜਗਨੇ॥ਤੁਲਾਪੁਰਖਦਾਨੇ॥ਪ੍ਰਾਗਇਸਨਾਨੇ॥੧॥ਤਉਨਪੁਜਹਿਹਰਿਕੀਰਤਿ
ਨਾਮਾ॥ਅਪਨੇਰਾਮਹਿਭਜੁਰੇਮਨਆਲਸੀਆ॥੧॥ਰਹਾਉ॥ਗਇਆਪਿੰਡੁਭਰਤਾ
॥ਬਨਾਰਸਿਅਸਿਬਸਤਾ॥ਮੁਖਿਬੇਦਚਤੁਰਪੜਤਾ॥੨॥ਸਗਲਧਰਮਅਛਿਤਾ॥
ਗੁਰਗਿਆਨਇੰਦ੍ਰੀਦ੍ਰਿੜਤਾ॥ਖਟੁਕਰਮਸਹਿਤਰਹਤਾ॥੩॥ਸਿਵਾਸਕਤਿਸੰਬਾਦੰ
॥ਮਨਛੋਡਿਛੋਡਿਸਗਲਭੇਦੰ॥ਸਿਮਰਿਸਿਮਰਿਗੋਬਿੰਦੰ॥ਭਜੁਨਾਮਾਤਰਸਿਭਵ
ਸਿੰਧੰ॥੪॥੧॥ਗੋਂਡ॥ ਨਾਦਭ੍ਰਮੇਜੈਸੇਮਿਰਗਾਏ॥ਪ੍ਰਾਨਤਜੇਵਾਕੋਧਿਆਨੁਨ
ਜਾਏ॥੧॥ਐਸੇਰਾਮਾਐਸੇਹੇਰਉ॥ਰਾਮੁਛੋਡਿਚਿਤੁਅਨਤਨਫੇਰਉ॥੧॥ਰਹਾਉ॥
ਜਿਉਮੀਨਾਹੇਰੈਪਸੂਆਰਾ॥ਸੋਨਾਗਢਤੇਹਿਰੈਸੁਨਾਰਾ॥੨॥ਜਿਉਬਿਖਈਹੇਰੈਪਰਨਾ
ਰੀ॥ਕਉਡਾਡਾਰਤਹਿਰੈਜੁਆਰੀ॥੩॥ਜਹਜਹਦੇਖਉਤਹਤਹਰਾਮਾ॥ਹਰਿਕੇਚਰਨਨਿ
ਤਧਿਆਵੈਨਾਮਾ॥੪॥੨॥ਗੋਂਡ॥ ਮੋਕਉਤਾਰਿਲੇਰਾਮਾਤਾਰਿਲੇ॥ਮੈਅਜਾਨੁ
ਜਨੁਤਰਿਬੇਨਜਾਨਉਬਾਪਬੀਠੁਲਾਬਾਹਦੇ॥੧॥ਰਹਾਉ॥ਨਰਤੇਸੁਰਹੋਇਜਾਤਨਿਮ
ਖਮੈਸਤਿਗੁਰਬੁਧਿਸਿਖਲਾਈ॥ਨਰਤੇਉਪਜਿਸੁਰਗਕਉਜੀਤਿਓਸੋਅਵਖਧ
ਮੈਪਾਈ॥੧॥ਜਹਾਜਹਾਧੂਅਨਾਰਦੁਟੇਕੇਨੈਕੁਟਿਕਾਵਹੁਮੋਹਿ॥ਤੇਰੇਨਾਮਅਵਿਲੰਬਿ
ਬਹੁਤੁਜਨਉਧਰੇਨਾਮੇਕੀਨਿਜਮਤਿਏਹ॥੨॥੩॥ਗੋਂਡ॥ ਮੋਹਿਲਾਗਤੀਤਾ

ਭਾਬੇਲੀ॥ਬਛਰੇਬਿਨੁਗਾਇਇਕੇਲੀ॥੧॥ਪਾਨੀਆਬਿਨੁਮੀਨੁਤਲਫੈ॥ਐਸੇਰਾਮ
ਨਾਮਬਿਨੁਬਾਪੁਰੋਨਾਮਾ॥੧॥ਰਹਾਉ॥ਜੈਸੇਗਾਇਕਾਬਾਛਾਛੂਟਲਾ॥ਥਨਚੋਖਤਾਮਾ
ਖਨੁਘੁਟਲਾ॥੨॥ਨਾਮਦੇਉਨਾਰਾਇਨੁਪਾਇਆ॥ਗੁਰਭੇਟਤਅਲਖੁਲਖਾਇਆ
॥੩॥ਜੈਸੇਬਿਖੈਹੇਤਪਰਨਾਰੀ॥ਐਸੇਨਾਮੇਪ੍ਰੀਤਿਮੁਰਾਰੀ॥੪॥ਜੈਸੇਤਾਪਤੇਨਿਰਮਲ
ਘਾਮਾ॥ਤੈਸੇਰਾਮਨਾਮਬਿਨੁਬਾਪੁਰੋਨਾਮਾ॥੫॥੪॥
ਰਾਗੁਗੋਂਡਬਾਣੀਨਾਮਦੇਉਜੀਉਕੀ॥ ਘਰੁ੨ ੧ੴਸਤਿਗੁਰਪ੍ਰਸਾਦਿ॥
ਹਰਿਹਰਿਕਰਤਮਿਟੇਸਭਿਭਰਮਾ॥ਹਰਿਕੋਨਾਮੁਲੈਊਤਮਧਰਮਾ॥ਹਰਿਹਰਿਕਰਤਜਾਤਿ
ਕੁਲਹਰੀ॥ਸੋਹਰਿਅੰਧੁਲੇਕੀਲਾਕਰੀ॥੧॥ਹਰਏਨਮਸਤੇਹਰਏਨਮਹ॥ਹਰਿਹਰਿਕਰ
ਤਨਹੀਦੁਖੁਜਮਹ॥੧॥ਰਹਾਉ॥ਹਰਿਹਰਨਾਖਸਹਰੇਪਰਾਨ॥ਅਜੈਮਲਕੀਓਬੈਕੁੰਠ
ਹਿਥਾਨ॥ਸੂਆਪੜਾਵਤਗਨਿਕਾਤਰੀ॥ਸੋਹਰਿਨੈਨਹੁਕੀਪੂਤਰੀ॥੨॥ਹਰਿਹਰਿਕਰ
ਪੂਤਨਾਤਰੀ॥ਬਾਲਘਾਤਨੀਕਪਟਹਿਭਰੀ॥ਸਿਮਰਨਦ੍ਰੋਪਦਸੁਤਉਧਰੀ॥ਗਊਤਮ
ਸਤੀਸਿਲਾਨਿਸਤਰੀ॥੩॥ਕੇਸੀਕੰਸਮਥਨੁਜਿਨਿਕੀਆ॥ਜੀਅਦਾਨੁਕਾਲੀਕਉਦੀ
ਆ॥ਪ੍ਰਣਵੈਨਾਮਾਐਸੋਹਰੀ॥ਜਾਸੁਜਪਤਭੈਅਪਦਾਟਰੀ॥੪॥੧॥੫॥ਗੋਂਡ॥
ਭੈਰਉਭੂਤਸੀਤਲਾਧਾਵੈ॥ਖਰਬਾਹਨਉਹੁਛਾਰਉਡਾਵੈ॥੧॥ਹਉਤਉਏਕਰਮਈ
ਆਲੈਹਉ॥ਆਨਦੇਵਬਦਲਾਵਨਿਦੈਹਉ॥੧॥ਰਹਾਉ॥ਸਿਵਸਿਵਕਰਤੇਜੋਨਰ
ਧਿਆਵੈ॥ਬਰਦਚਢੇਡਉਰੂਢਮਕਾਵੈ॥੨॥ਮਹਾਮਾਈਕੀਪੂਜਾਕਰੈ॥ਨਰਸੈਨਾਰਿਹੋ
ਇਅਉਤਰੈ॥੩॥ਤੂਕਹੀਅਤਹੀਆਦਿਭਵਾਨੀ॥ਮੁਕਤਿਕੀਬਰੀਆਕਹਾਛਪਾਨੀ
॥੪॥ਗੁਰਮਤਿਰਾਮਨਾਮਗਹੁਮੀਤਾ॥ਪ੍ਰਣਵੈਨਾਮਾਇਉਕਹੈਗੀਤਾ॥੫॥੨॥੬॥
ਬਿਲਾਵਲੁਗੋਂਡ॥ ॥ਆਜੁਨਾਮੇਬੀਠਲੁਦੇਖਿਆਮੂਰਖਕੋਸਮਝਾਊਰੇ॥ਰ
॥ਪਾਂਡੇਤੁਮਰੀਗਾਇਤ੍ਰੀਲੋਧੇਕਾਖੇਤੁਖਾਤੀਥੀ॥ਲੈਕਰਿਠੇਗਾਟਗਰੀਤੋਰੀਲਾਂਗਤ
ਗਤਜਾਤੀਥੀ॥੧॥ਪਾਂਡੇਤੁਮਰਾਮਹਾਦੇਉਧਉਲੇਬਲਦਚੜਿਆਆਵਤਦੇਖਿਆ
ਥਾ॥ਮੋਦੀਕੇਘਰਿਖਾਣਾਪਾਕਾਵਾਕਾਲੜਕਾਮਾਰਿਆਥਾ॥੨॥ਪਾਂਡੇਤੁਮਰਾਮਚੰ
ਸੋਭੀਆਵਤੁਦੇਖਿਆਥਾ॥ਰਾਵਨਸੇਤੀਸਰਬਰਹੋਈਘਰਕੀਜੋਇਗਵਾਈਥੀ॥

ਹਿੰਦੂਅੰਨਾਤੁਰਕੂਕਾਣਾ॥ਦੁਹਾਂਤੇਗਿਆਨੀਸਿਆਣਾ॥ਹਿੰਦੂਪੂਜੈਦੇਹੁਰਾ॥ਮੁਸਲਮਾਣੁ
ਮਸੀਤਾ॥ਨਾਮੇਸੋਈਸੇਵਿਆਜਹਦੇਹੁਰਾਨਮਸੀਤਾ॥੪॥੩॥੭॥
ਰਾਗੁਗੋਂਡਬਾਣੀਰਵਿਦਾਸਜੀਉਕੀਘਰੁ੨ ੧ੴਸਤਿਗੁਰਪ੍ਰਸਾਦਿ॥
ਮੁਕੰਦਮੁਕੰਦਜਪਹੁਸੰਸਾਰ॥ਬਿਨੁਮੁਕੰਦਤਨੁਹੋਇਅਉਹਾਰ॥ਸੋਈਮੁਕੰਦੁਮੁਕਤਿਕਾ
ਦਾਤਾ॥ਸੋਈਮੁਕੰਦੁਹਮਰਾਪਿਤਮਾਤਾ॥੧॥ਜੀਵਤਮੁਕੰਦੇਮਰਤਮੁਕੰਦੇ॥ਤਾਕੇਸੇਵ
ਕਉਸਦਾਅਨੰਦੇ॥੧॥ਰਹਾਉ॥ਮੁਕੰਦਮੁਕੰਦਹਮਾਰੇਪ੍ਰਾਨੰ॥ਜਪਿਮੁਕੰਦਮਸਤਕਿ
ਨੀਸਾਨੰ॥ਸੇਵਮੁਕੰਦਕਰੈਬੈਰਾਗੀ॥ਸੋਈਮੁਕੰਦੁਦੁਰਬਲਧਨੁਲਾਧੀ॥੨॥ ਏਕੁ
ਮੁਕੰਦੁਕਰੈਉਪਕਾਰੁ॥ਹਮਰਾਕਹਾਕਰੈਸੰਸਾਰੁ॥ਮੇਟੀਜਾਤਿਹੂਏਦਰਬਾਰਿ॥ਤੁਹੀਮੁ
ਕੰਦਜੋਗਜੁਗਤਾਰਿ॥੩॥ਉਪਜਿਓਗਿਆਨੁਹੂਆਪਰਗਾਸ॥ਕਰਿਕਿਰਪਾਲੀਨੇਕੀ
ਟਦਾਸ॥ਕਹੁਰਵਿਦਾਸਅਬਤ੍ਰਿਸਨਾਚੂਕੀ॥ਜਪਿਮੁਕੰਦਸੇਵਾਤਾਹੂਕੀ॥੪॥੧॥ਗੋਂ
ਡ॥ ॥ਜੇਓਹੁਅਠਿਸਠਿਤੀਰਥਨਾਵੈ॥ਜੇਓਹੁਦੁਆਦਸਸਿਲਾਪੂਜਾਵੈ॥ ਜੇ
ਓਹੁਕੂਪਤਟਾਦੇਵਾਵੈ॥ਕਰੈਨਿੰਦਸਭਬਿਰਥਾਜਾਵੈ॥੧॥ਸਾਧਕਾਨਿੰਦਕੁਕੈਸੇਤਰੈ॥
ਸਰਪਰਜਾਨਹੁਨਰਕਹੀਪਰੈ॥੧॥ਰਹਾਉ॥ਜੇਓਹੁਗ੍ਰਹਨਕਰੈਕੁਲਖੇਤਿ॥ਅਰਪੈਨ
ਰਿਸੀਗਾਰਸਮੇਤਿ॥ਸਗਲੀਸਿੰਮ੍ਰਿਤਿਸ੍ਰਵਨੀਸੁਨੈ॥ਕਰੈਨਿੰਦਕਵਨੈਨਹੀਗੁਨੈ॥
੨॥ਜੇਓਹੁਅਨਿਕਪ੍ਰਸਾਦਕਰਾਵੈ॥ਭੂਮਿਦਾਨਸੋਭਾਮੰਡਪਿਪਾਵੈ॥ਅਪਨਾਬਿਗਾਰਿ
ਬਿਰਾਨਾਸਾਂਢੈ॥ਕਰੈਨਿੰਦਬਹੁਜੋਨੀਹਾਂਢੈ॥੩॥ਨਿੰਦਾਕਹਾਕਰਹੁਸੰਸਾਰਾ॥ਨਿੰਦਕ
ਕਾਪਰਗਟਿਪਾਹਾਰਾ॥ਨਿੰਦਕੁਸੋਧਿਸਾਧਿਬੀਚਾਰਿਆ॥ਕਹੁਰਵਿਦਾਸਪਾਪੀਨਰ
ਕਿਸਿਧਾਰਿਆ॥੪॥੨॥੧੧॥੭॥੨॥੪੯॥ਜੋੜੁ॥

ਰਾਮਕਲੀਮਹਲਾ੧ ਘਰੁ੧ਚਉਪਦੇ ॥ ੧ੳ ਸਤਿਨਾਮੁਕਰਤਾਪੁਰਖੁਨਿਰਭਉਨਿਰਵੈਰੁ
ਅਕਾਲਮੂਰਤਿਅਜੂਨੀਸੈਭੰਗੁਰਪ੍ਰਸਾਦਿ ॥
ਕੋਈਪੜਤਾਸਹਸਾਕਿਰਤਾਕੋਈਪੜੈਪੁਰਾਨਾ ॥ ਕੋਈਨਾਮੁਜਪੈਜਪਮਾਲੀਲਾਗੈਤਿਸੈ
ਧਿਆਨਾ ॥ ਅਬਹੀਕਬਹੀਕਿਛੂਨਜਾਨਾਤੇਰਾਏਕੋਨਾਮੁਪਛਾਨਾ ॥੧॥ ਨਜਾਣਾਹਰੇਮੇਰੀ
ਕਵਨਗਤੇ ॥ ਹਮਮੂਰਖਅਗਿਆਨਸਰਨਿਪ੍ਰਭਤੇਰੀਕਰਿਕਿਰਪਾਰਾਖਹੁਮੇਰੀਲਾਜ
ਪਤੇ ॥੧॥ ਰਹਾਉ ॥ ਕਬਹੂਜੀਅੜਾਊਭਿਚੜਤੁਹੈਕਬਹੂਜਾਇਪਇਆਲੇ ॥ ਲੋਭੀ
ਜੀਅੜਾਥਿਰੁਨਰਹਤੁਹੈਚਾਰੇਕੁੰਡਾਭਾਲੇ ॥੨॥ ਮਰਣੁਲਿਖਾਇਮੰਡਲਮਹਿਆਏ
ਜੀਵਣੁਸਾਜਹਿਮਾਈ ॥ ਏਕਿਚਲੇਹਮਦੇਖਹਸੁਆਮੀਭਾਹਿਬਲੰਤੀਆਈ ॥੩॥
ਨਕਿਸੀਕਾਮੀਤੁਨਕਿਸੀਕਾਭਾਈਨਾਕਿਸੈਬਾਪੁਨਮਾਈ ॥ ਪ੍ਰਣਵਤਿਨਾਨਕਜੇਤੂਦੇਵ
ਹਿਅੰਤੇਹੋਇਸਖਾਈ ॥੪॥੧॥ ਰਾਮਕਲੀਮਹਲਾ੧ ॥ ਸਰਬਜੋਤਿਤੇਰੀਪ
ਸਰਿਰਹੀ ॥ ਜਹਜਹਦੇਖਾਤਹਨਰਹਰੀ ॥੧॥ ਜੀਵਨਤਲਬਨਿਵਾਰਿਸੁਆਮੀ ॥ ਅੰ
ਧਕੂਪਿਮਾਇਆਮਨੁਗਾਡਿਆਕਿਉਕਰਿਉਤਰਉਪਾਰਿਸੁਆਮੀ ॥੧॥ ਰਹਾਉ ॥ ਜ
ਹਭੀਤਰਿਘਟਭੀਤਰਿਬਸਿਆਬਾਹਰਿਕਾਹੇਨਾਹੀ ॥ ਤਿਨਕੀਸਾਰਕਰੇਨਿਤਸਾਹਿਬੁ
ਸਦਾਚਿੰਤਮਨਮਾਹੀ ॥੨॥ ਆਪੇਨੇੜੈਆਪੇਦੂਰਿ ॥ ਆਪੇਸਰਬਰਹਿਆਭਰਪੂਰਿ ॥
ਸਤਿਗੁਰੁਮਿਲੈਅੰਧੇਰਾਜਾਇ ॥ ਜਹਦੇਖਾਤਹਰਹਿਆਸਮਾਇ ॥੩॥ ਅੰਤਰਿਸਹ
ਸਾਬਾਹਰਿਮਾਇਆਨੈਣੀਲਾਗਸਿਬਾਣੀ ॥ ਪ੍ਰਣਵਤਿਨਾਨਕੁਦਾਸਨਿਦਾਸਾਪਰ
ਤਾਪਹਿਗਾਪ੍ਰਾਣੀ ॥੪॥੨॥ ਰਾਮਕਲੀਮਹਲਾ੧ ॥ ਜਿਤੁਦਰਿਵਸਹਿ
ਕਵਨੁਦਰੁਕਹੀਐਦਰਾਭੀਤਰਿਦਰੁਕਵਨੁਲਹੈ ॥ ਜਿਸੁਦਰਕਾਰਣਿਫਿਰਾਉਦਾਸੀ
ਸੋਦਰੁਕੋਈਆਇਕਹੈ ॥੧॥ ਕਿਨਬਿਧਿਸਾਗਰੁਤਰੀਐ ॥ ਜੀਵਤਿਆਨਹਮਰੀਐ
॥੧॥ ਰਹਾਉ ॥ ਦੁਖੁਦਰਵਾਜਾਰੋਹੁਰਖਵਾਲਾਆਸਾਅੰਦੇਸਾਦੁਇਪਟਜੜੇ ॥ ਮਾਇਆ
ਜਲੁਖਾਈਪਾਣੀਘਰੁਬਾਧਿਆਸਤਕੈਆਸਣਿਪੁਰਖੁਰਹੈ ॥੨॥ ਕਿੰਤੇਨਾਮਾਅੰਤੁ
ਨਜਾਣਿਆਤੁਮਸਰਿਨਾਹੀਅਵਰੁਹਰੇ ॥ ਊਚਾਨਹੀਕਹਣਾਮਨਮਹਿਰਹਣਾਆ
ਪੇਜਾਣੈਆਪਿਕਰੇ ॥੩॥ ਜਬਆਸਾਅੰਦੇਸਾਤਬਹੀਕਿਉਕਰਿਏਕੁਕਹੈ ॥ ਆਸਾਭੀ

ਤਰਿਰਹੈਨਿਰਾਸਾਤਉਨਾਨਕਏਕੁਮਿਲੈ ॥੪॥ ਇਨਬਿਧਿਸਾਗਰੁਤਰੀਐ ॥ ਜੀਵਤਿਆ ੪੪੭
ਇਉਮਰੀਐ ॥੧॥ ਰਹਾਉਦੂਜਾ ॥੩॥ ਰਾਮਕਲੀਮਹਲਾ੧ ॥ ਸੁਰਤਿਸ
ਬਦੁਸਾਖੀਮੇਰੀਸਿੰਙੀਬਾਜੈਲੋਕੁਸੁਣੇ ॥ ਪਤੁਝੋਲੀਮੰਗਣਕੈਤਾਈਭੀਖਿਆਨਾਮੁ
ਪੜੇ ॥੧॥ ਬਾਬਾਗੋਰਖੁਜਾਗੈ ॥ ਗੋਰਖੁਸੋਜਿਨਿਗੋਇਉਠਾਲੀਕਰਤੇਬਾਰਨਲਾਗੈ
॥੧॥ ਰਹਾਉ ॥ ਪਾਣੀਪ੍ਰਾਣਪਵਣਿਬੰਧਿਰਾਖੇਚੰਦੁਸੂਰਜੁਮੁਖਿਦੀਏ ॥ ਮਰਣਜੀ
ਵਣਕਉਧਰਤੀਦੀਨੀਏਤੇਗੁਣਵਿਸਰੇ ॥੨॥ ਸਿਧਸਾਧਿਕਅਰੁਜੋਗੀਜੰਗਮਪੀ
ਰਪੁਰਸਬਹੁਤੇਰੇ ॥ ਜੇਤਿਨਮਿਲਾਤਕੀਰਤਿਆਖਾਤਾਮਨੁਸੇਵਕਰੇ ॥੩॥ ਕਾਗਦੁ
ਲੂਣੁਰਹੈਘ੍ਰਿਤਸੰਗੇਪਾਣੀਕਮਲੁਰਹੈ ॥ ਐਸੇਭਗਤਮਿਲਹਿਜਨਨਾਨਕਤਿਨ
ਜਮੁਕਿਆਕਰੈ ॥੪॥੪॥ ਰਾਮਕਲੀਮਹਲਾ੧ ॥ ਸੁਣਿਮਾਛਿੰਦ੍ਰਾਨਾ
ਨਕੁਬੋਲੈ ॥ ਵਸਗਤਿਪੰਚਕਰੇਨਹਡੋਲੈ ॥ ਐਸੀਜੁਗਤਿਜੋਗਕਉਪਾਲੇ ॥ ਆਪਿਤ
ਰੈਸਗਲੇਕੁਲਤਾਰੇ ॥੧॥ ਸੋਅਉਧੂਤੁਐਸੀਮਤਿਪਾਵੈ ॥ ਅਹਿਨਿਸਿਸੁੰਨਿਸਮਾ
ਧਿਸਮਾਵੈ ॥੧॥ ਰਹਾਉ ॥ ਭਿਖਿਆਭਾਇਭਗਤਿਭੈਚਲੈ ॥ ਹੋਵੈਸੁਤ੍ਰਿਪਤਿਸੰਤੋ
ਖਿਅਮੁਲੈ ॥ ਧਿਆਨਰੂਪਿਹੋਇਆਸਣੁਪਾਵੈ ॥ ਸਚਿਨਾਮਿਤਾੜੀਚਿਤੁਲਾਵੈ
॥੨॥ ਨਾਨਕਬੋਲੈਅੰਮ੍ਰਿਤਬਾਣੀ ॥ ਸੁਣਿਮਾਛਿੰਦ੍ਰਾਅਉਧੂਨੀਸਾਣੀ ॥ ਆਸਾਮਾ
ਹਿਨਿਰਾਸੁਵਲਾਏ ॥ ਨਿਹਚਉਨਾਨਕਕਰਤੇਪਾਏ ॥੩॥ ਪ੍ਰਣਵਤਿਨਾਨਕੁਅਗਮੁ
ਸੁਣਾਏ ॥ ਗੁਰਚੇਲੇਕੀਸੰਧਿਮਿਲਾਏ ॥ ਦੀਖਿਆਦਾਰੂਭੋਜਨੁਖਾਇ ॥ ਛਿਅਦ
ਰਸਨਕੀਸੋਝੀਪਾਇ ॥੪॥੫॥ ਰਾਮਕਲੀਮਹਲਾ੧ ॥ ਹਮਡੋਲਤਬੇੜੀ
ਪਾਪਭਰੀਹੈਪਵਣੁਲਗੈਮਤੁਜਾਈ ॥ ਸਨਮੁਖਸਿਧਭੇਟਣਕਉਆਏਨਿਹਚਉ
ਦੇਹਿਵਡਿਆਈ ॥੧॥ ਗੁਰਤਾਰਿਤਾਰਣਹਾਰਿਆ ॥ ਦੇਹਿਭਗਤਿਪੂਰਨਅਵਿਨਾਸੀ
ਹਉਤੁਝਕਉਬਲਿਹਾਰਿਆ ॥੧॥ ਰਹਾਉ ॥ ਸਿਧਸਾਧਿਕਜੋਗੀਅਰੁਜੰਗਮੁਏ
ਕੁਸਿਧੁਜਿਨੀਧਿਆਇਆ ॥ ਪਰਸਤਪੈਰਸਿਝਤਤੇਸੁਆਮੀਅਖਰੁਜਿਨਕਉ
ਆਇਆ ॥੨॥ ਜਪਤਪਸੰਜਮਕਰਮਨਜਾਨਾਨਾਮੁਜਪੀਪ੍ਰਭਤੇਰਾ ॥ ਗੁਰੁਪਰਮੇ
ਸਰੁਨਾਨਕਭੇਟਿਓਸਾਚੈਸਬਦਿਨਿਬੇਰਾ ॥੩॥੬॥ ਰਾਮਕਲੀਮਹਲਾ੧ ॥

॥ਸੁਰਤੀਸੁਰਤਿਰਲਾਈਐਏਤੁ॥ਤਨੁਕਰਿਤੁਲਹਾਲੰਘਹਿਜੇਤੁ॥ਅੰਤਰਿਭਾਹਿਤਿਸੈਤੂ
ਰਖੁ॥ਅਹਿਨਿਸਿਦੀਵਾਬਲੈਅਥਕੁ॥੧॥ਐਸਾਦੀਵਾਨੀਰਿਤਰਾਇ॥ਜਿਤੁਦੀਵੈਸਭ
ਸੋਝੀਪਾਇ॥੧॥ਰਹਾਉ॥ਹਛੀਮਿਟੀਸੋਝੀਹੋਇ॥ਤਾਕਾਕੀਆਮਾਨੈਸੋਇ॥ਕਰਣੀ
ਤੇਕਰਿਚਕਹੁਢਾਲਿ॥ਐਥੈਓਥੈਨਿਬਹੀਨਾਲਿ॥੨॥ਆਪੇਨਦਰਿਕਰੇਜਾਸੋਇ॥
ਗੁਰਮੁਖਿਵਿਰਲਾਬੁਝੈਕੋਇ॥ਤਿਤੁਘਟਿਦੀਵਾਨਿਹਚਲੁਹੋਇ॥ਪਾਣੀਮਰੈਨਬੁਝ
ਇਆਜਾਇ॥ਐਸਾਦੀਵਾਨੀਰਿਤਰਾਇ॥੩॥ਡੋਲੈਵਾਉਨਵਡਾਹੋਇ॥ਜਾਪੈਜਿਉ
ਸਿੰਘਾਸਣਿਲੋਇ॥ਖਤ੍ਰੀਬ੍ਰਾਹਮਣੁਸੂਦੁਕਿਵੈਸੁ॥ਨਿਰਤਿਨਪਾਈਆਗਣੀਸਹੰਸ
॥ਐਸਾਦੀਵਾਬਾਲੇਕੋਇ॥ਨਾਨਕਸੋਪਾਰੰਗਤਿਹੋਇ॥੪॥੭॥ਰਾਮਕਲੀਮਹਲ
੧ ॥ਤੁਧਨੋਨਿਵਣੁਮੰਨਣੁਤੇਰਾਨਾਉ॥ਸਾਚੁਭੇਟਬੈਸਣਕਉਥਾਉ॥ਸਤੁਸੰਤੋ
ਹੋਵੈਅਰਦਾਸਿ॥ਤਾਸੁਣਿਸਦਿਬਹਾਲੇਪਾਸਿ॥੧॥ਨਾਨਕਬਿਰਥਾਕੋਇਨਹੋਇ
ਐਸੀਦਰਗਹਸਾਚਾਸੋਇ॥੧॥ਰਹਾਉ॥ਪ੍ਰਾਪਤਿਪੋਤਾਕਰਮੁਪਸਾਉ॥ਤੂਦੇਵੀ
ਮੰਗਤਜਨਚਾਉ॥ਭਾਡੈਭਾਉਪਵੈਤਿਤੁਆਇ॥ਧੁਰਿਤੈਛੋਡੀਕੀਮਤਿਪਾਇ॥
੨॥ਜਿਨਿਕਿਛੁਕੀਆਸੋਕਿਛੁਕਰੈ॥ਅਪਨੀਕੀਮਤਿਆਪੇਧਰੈ॥ਗੁਰਮੁਖਿਪਰਗ
ਟੁਹੋਆਹਰਿਰਾਇ॥ਨਾਕੋਆਵੈਨਾਕੋਜਾਇ॥੩॥ਲੋਕੁਧਿਕਾਰੁਕਹੈਮੰਗਤਜਨ
ਮਾਗਤਮਾਨੁਨਪਾਇਆ॥ਸਹਕੀਆਗਲਾਦਰਕੀਆਬਾਤਾਤੈਤਾਕਹਣੁਕਹਾਇਆ॥
੪॥੮॥ਰਾਮਕਲੀਮਹਲਾ੧ ॥ਸਾਗਰਮਹਿਬੂੰਦਬੂੰਦਮਹਿਸਾਗਰੁਕਵਣ
ਬੁਝੈਬਿਧਿਜਾਣੈ॥ਉਤਭੁਜਚਲਤਆਪਿਕਰਿਚੀਨੈਆਪੇਤਤੁਪਛਾਣੈ॥੧॥ਐਸਾ
ਗਿਆਨੁਬੀਚਾਰੈਕੋਈ॥ਤਿਸਤੇਮੁਕਤਿਪਰਮਗਤਿਹੋਈ॥੧॥ਰਹਾਉ॥ਦਿਨਮਹਿ
ਰੈਣਿਰੈਣਿਮਹਿਦਿਨੀਅਰੁਉਸਨਸੀਤਬਿਧਿਸੋਈ॥ਤਾਕੀਗਤਿਮਿਤਿਅਵਰੁ
ਜਾਣੈਗੁਰਬਿਨੁਸਮਝਨਹੋਈ॥੨॥ਪੁਰਖਮਹਿਨਾਰਿਨਾਰਿਮਹਿਪੁਰਖਾਬੂਝਹੁ
ਮਗਿਆਨੀ॥ਧੁਨਿਮਹਿਧਿਆਨੁਧਿਆਨਮਹਿਜਾਣਿਆਗੁਰਮੁਖਿਅਕਥਕਹਾਣੀ
॥੩॥ਮਨਮਹਿਜੋਤਿਜੋਤਿਮਹਿਮਨੂਆਪੰਚਮਿਲੇਗੁਰਭਾਈ॥ਨਾਨਕਤਿਨਕੈਸਦਬ
ਲਿਹਾਰੀਜਿਨਏਕਸਬਦਿਲਿਵਲਾਈ॥੪॥੯॥ਰਾਮਕਲੀਮਹਲਾ੧

ਜਾਹਰਿਪ੍ਰਭਿਕਿਰਪਾਧਾਰੀ॥ਤਾਹਉਮੈਵਿਚਹੁਮਾਰੀ॥ਸੋਸੇਵਕਿਰਾਮਪਿਆਰੀ॥ਜੋਗੁ
ਰਸਬਦੀਬੀਚਾਰੀ॥੧॥ਸੋਹਰਿਜਨੁਹਰਿਪ੍ਰਭਭਾਵੈ॥ਅਹਿਨਿਸਿਭਗਤਿਕਰੇਦਿਨੁ
ਰਾਤੀਲਾਜਛੋਡਿਹਰਿਕੇਗੁਣਗਾਵੈ॥੧॥ਰਹਾਉ॥ਧੁਨਿਵਾਜੇਅਨਹਦਘੋਰਾ॥ਮਨੁਮ
ਨਿਆਹਰਿਰਸਿਮੋਰਾ॥ਗੁਰਪੂਰੈਸਚੁਸਮਾਇਆ॥ਗੁਰੁਆਦਿਪੁਰਖੁਹਰਿਪਾਇਆ॥
੨॥ਸਭਿਨਾਦਬੇਦਗੁਰਬਾਣੀ॥ਮਨੁਰਾਤਾਸਾਰਿਗਪਾਣੀ॥ਤਹਤੀਰਥਵਰਤਤਪਸ
ਤੇ॥ਗੁਰਿਮਿਲਿਆਹਰਿਨਿਸਤਾਰੇ॥੩॥ਜਹਆਪੁਗਇਆਭਉਭਾਗਾ॥ਗੁਰਚਰਣੀਸੇ
ਵਕਲਾਗਾ॥ਗੁਰਿਸਤਗੁਰਿਭਰਮੁਚੁਕਾਇਆ॥ਕਹੁਨਾਨਕਸਬਦਿਮਿਲਾਇਆ॥
੪॥੧੦॥ਰਾਮਕਲੀਮਹਲਾ੧ ॥ਛਾਦਨੁਭੋਜਨੁਮਾਗਤੁਭਾਗੈ॥ਖੁਧਿਆਦੁਸ
ਟਜਲੈਦੁਖੁਆਗੈ॥ਗੁਰਮਤਿਨਹੀਲੀਨੀਦੁਰਮਤਿਪਤਿਖੋਈ॥ਗੁਰਮਤਿਭਗਤਿ
ਪਾਵੈਜਨੁਕੋਈ॥੧॥ਜੋਗੀਜੁਗਤਿਸਹਜਘਰਿਵਾਸੈ॥ਏਕਦ੍ਰਿਸਟਿਏਕੋਕਰਿਦੇਖਿ
ਆਭੀਖਿਆਭਾਇਸਬਦਿਤ੍ਰਿਪਤਾਸੈ॥੧॥ਰਹਾਉ॥ਪੰਚਬੈਲਗਡੀਆਦੇਹਧਾਰੀ॥
ਰਾਮਕਲਾਨਿਬਹੈਪਤਿਸਾਰੀ॥ਧਰਤੂਟੀਗਾਡੋਸਿਰਭਾਰਿ॥ਲਕਰੀਬਿਖਰਿਜਰੀਮੰ
ਝਭਾਰਿ॥੨॥ਗੁਰਕਾਸਬਦੁਵੀਚਾਰਿਜੋਗੀ॥ਦੁਖੁਸੁਖੁਸਮਕਰਣਾਸੋਗਬਿਓਗੀ॥
ਭੁਗਤਿਨਾਮੁਗੁਰਸਬਦਿਬੀਚਾਰੀ॥ਅਸਥਿਰੁਕੰਧੁਜਪੈਨਿਰੰਕਾਰੀ॥੩॥ਸਹਜਜਗੋ
ਟਾਬੰਧਨਤੇਛੂਟਾ॥ਕਾਮੁਕ੍ਰੋਧੁਗੁਰਸਬਦੀਲੂਟਾ॥ਮਨਮਹਿਮੁੰਦ੍ਰਾਹਰਿਗੁਰਸਰਣਾ॥
ਨਾਨਕਰਾਮਭਗਤਿਜਨਤਰਣਾ॥੪॥੧੧॥

ੴਸਤਿਗੁਰਪ੍ਰਸਾਦਿ॥ ਰਾਮਕਲੀਮਹਲਾ੩
ਘਰੁ੧ ॥ਸਤਜੁਗਿਸਚੁਕਹੈਸਭੁਕੋਈ॥ਘਰਿਘਰਿਭਗਤਿਗੁਰਮੁਖਿਹੋਈ॥ਸ
ਤਜੁਗਿਧਰਮੁਪੈਰਹੈਚਾਰਿ॥ਗੁਰਮੁਖਿਬੂਝੈਕੋਬੀਚਾਰਿ॥੧॥ਜੁਗਚਾਰੇਨਾਮਵਡਿਆ
ਈਹੋਈ॥ਜਿਨਾਮਿਲਾਗੈਸੋਮੁਕਤਿਹੋਵੈਗੁਰਬਿਨੁਨਾਮੁਨਪਾਵੈਕੋਈ॥੧॥ਰਹਾਉ॥
ਤ੍ਰੇਤੈਇਕਕਲਕੀਨੀਦੂਰਿ॥ਪਾਖੰਡੁਵਰਤਿਆਹਰਿਜਾਣਨਿਦੂਰਿ॥ਗੁਰਮੁਖਿਬੂਝੈ
ਸੋਝੀਹੋਈ॥ਅੰਤਰਿਨਾਮੁਵਸੈਸੁਖੁਹੋਈ॥੨॥ਦੁਆਪੁਰਿਦੂਜੈਦੁਬਿਧਾਹੋਇ॥ਭ
ਰਮਿਭੁਲਾਨੇਜਾਣਹਿਦੋਇ॥ਦੁਆਪੁਰਿਧਰਮਿਦੁਇਪੈਰਰਖਾਏ॥ਗੁਰਮੁਖਿਹੋਵੈਤ

ਨਾਮੁਦ੍ਰਿੜਾਵੈਗਾ੩॥ਕਲਜੁਗਿਧਰਮਕਲਾਇਕਰਹਾਏ॥ਇਕੁਪੈਰਿਚਲੈਮਾਇਆਮੋ
ਹੁਵਧਾਏ॥ਮਾਇਆਮੋਹੁਅਤਿਗੁਬਾਰੁ॥ਸਤਗੁਰੁਭੇਟੈਨਾਮਿਉਧਾਰੁ॥੪॥ਸਭਜੁਗ
ਮਹਿਸਾਚਾਏਕੋਸੋਈ॥ਸਭਮਹਿਸਚੁਦੂਜਾਨਹੀਕੋਈ॥ਸਾਚੀਕੀਰਤਿਸਚੁਸੁਖੁਹੋਈ॥
ਗੁਰਮੁਖਿਨਾਮੁਵਖਾਣੈਕੋਈ॥੫॥ਸਭਜੁਗਮਹਿਨਾਮੁਊਤਮੁਹੋਈ॥ਗੁਰਮੁਖਿਵਿਰ
ਲਾਬੂਝੈਕੋਈ॥ਹਰਿਨਾਮੁਧਿਆਏਭਗਤੁਜਨੁਸੋਈ॥ਨਾਨਕਜੁਗਿਜੁਗਿਨਾਮਿਵਡਿ
ਆਈਹੋਈ॥੬॥੧॥

ਰਾਮਕਲੀਮਹਲਾ੪ ਘਰੁ੧ ੴਸਤਿਗੁਰਪ੍ਰਸਾਦਿ॥

ਜੇਵਡਭਾਗਹੋਵਹਿਵਡਭਾਗੀਤਾਹਰਿਹਰਿਨਾਮੁਧਿਆਵੈ॥ਨਾਮੁਜਪਤਨਾਮੇਸੁਖੁਪਾਵੈ
ਹਰਿਨਾਮੇਨਾਮਿਸਮਾਵੈ॥੧॥ਗੁਰਮੁਖਿਭਗਤਿਕਰਹੁਸਦਪ੍ਰਾਣੀ॥ਹਿਰਦੈਪ੍ਰਗਾਸੁਹੋਵੈ
ਲਿਵਲਾਗੈਗੁਰਮਤਿਹਰਿਹਰਿਨਾਮਿਸਮਾਣੀ॥੧॥ਰਹਾਉ॥ਹੀਰਾਰਤਨਜਵੇਹਰਮਾ
ਣਕਬਹੁਸਾਗਰਭਰਪੂਰੁਕੀਆ॥ਜਿਸੁਵਡਭਾਗੁਹੋਵੈਵਡਮਸਤਕਿਤਿਨਿਗੁਰਮਤਿ
ਕਢਿਕਢਿਲੀਆ॥੨॥ਰਤਨੁਜਵੇਹਰੁਲਾਲੁਹਰਿਨਾਮਾਗੁਰਿਕਾਢਿਤਲੀਦਿਖ
ਲਾਇਆ॥ਭਾਗਹੀਣਮਨਮੁਖਿਨਹੀਲੀਆਤ੍ਰਿਣਓਲੈਲਾਖੁਛਪਾਇਆ॥੩॥
ਮਸਤਕਿਭਾਗੁਹੋਵੈਧੁਰਿਲਿਖਿਆਤਾਸਤਗੁਰੁਸੇਵਾਲਾਏ॥ਨਾਨਕਰਤਨਜਵੇ
ਹਰਪਾਵੈਧਨੁਧਨੁਗੁਰਮਤਿਹਰਿਪਾਏ॥੪॥੧॥ਰਾਮਕਲੀਮਹਲਾ੪॥ਰਾਮ
ਜਨਾਮਿਲਿਭਇਆਅਨੰਦਾਹਰਿਨੀਕੀਕਥਾਸੁਨਾਇ॥ਦੁਰਮਤਿਮੈਲੁਗਈਸਭਨੀ
ਕਲਿਸਤਸੰਗਤਿਮਿਲਿਬੁਧਿਪਾਇ॥੧॥ਰਾਮਜਨਗੁਰਮਤਿਰਾਮੁਬੋਲਾਇ॥
ਜੋਜੋਸੁਣੈਕਹੈਸੋਮੁਕਤਾਰਾਮਜਪਤਸੋਹਾਇ॥੧॥ਰਹਾਉ॥ਜੇਵਡਭਾਗਹੋਵਹਿਮੁਖਿ
ਮਸਤਕਿਹਰਿਰਾਮਜਨਾਭੇਟਾਇ॥ਦਰਸਨੁਸੰਤਦੇਹੁਕਰਿਕਿਰਪਾਸਭੁਦਾਲਦੁਦੁਖੁ
ਲਹਿਜਾਇ॥੨॥ਹਰਿਕੇਲੋਗਰਾਮਜਨਨੀਕੇਭਾਗਹੀਣਨਸੁਖਾਇ॥ਜਿਉਜਿਉਰਾਮ
ਕਹਹਿਜਨਊਚੇਨਰਨਿੰਦਕਡੰਸੁਲਗਾਇ॥੩॥ਧ੍ਰਿਗੁਧ੍ਰਿਗੁਨਰਨਿੰਦਕਜਿਨਜਨਨਹੀ
ਭਾਏਹਰਿਕੇਸਖਾਸਖਾਇ॥ਸੇਹਰਿਕੇਚੋਰਵੇਮੁਖਮੁਖਕਾਲੇਜਿਨਗੁਰਕੀਪੈਜਨਭਾਈ
॥੪॥ਦਇਆਦਇਆਕਰਿਰਾਖਹੁਹਰਿਜੀਉਹਮਦੀਨਤੇਰੀਸਰਣਾਇ॥ਹਮਬਾਰਿ

ਕਤੁਮਪਿਤਾਪ੍ਰਭਮੇਰੇਜਨਨਾਨਕਬਖਸਿਮਿਲਾਇ॥੫॥੨॥ਰਾਮਕਲੀਮਹਲਾ੪
॥ਹਰਿਕੇਸਖਾਸਾਧਜਨਨੀਕੇਤਿਨਊਪਰਿਹਾਥੁਵਤਾਵੈ॥ਗੁਰਮੁਖਿਸਾਧਸੇਈਪ੍ਰ
ਭਭਾਏਕਰਿਕਿਰਪਾਆਪਿਮਿਲਾਵੈ॥੧॥ਰਾਮਮੋਕਉਹਰਿਜਨਮੇਲਿਮਨਿਭਾਵੈ॥
ਅਮਿਉਅਮਿਉਹਰਿਰਸੁਹੈਮੀਠਾਮਿਲਿਸੰਤਜਨਾਮੁਖਿਪਾਵੈ॥੧॥ਰਹਾਉ॥ਹਰਿ
ਕੇਲੋਗਰਾਮਜਨਊਤਮਮਿਲਿਊਤਮਪਦਵੀਪਾਵੈ॥ਹਮਹੋਵਤਚੇਰੀਦਾਸਦਾਸਨ
ਮੇਰਾਠਾਕੁਰੁਖੁਸੀਕਰਾਵੈ॥੨॥ਸੇਵਕਜਨਸੇਵਹਿਸੇਵਡਭਾਗੀਰਿਦਮਨਿਤਨਿਪ੍ਰੀ
ਤਿਲਗਾਵੈ॥ਬਿਨੁਪ੍ਰੀਤੀਕਰਹਿਬਹੁਬਾਤਾਕੂੜੁਬੋਲਿਕੂੜੋਫਲੁਪਾਵੈ॥੩॥ਮੋ
ਕਉਧਾਰਿਕ੍ਰਿਪਾਜਗਜੀਵਨਦਾਤੇਹਰਿਸੰਤਪਗੀਲੇਪਾਵੈ॥ਹਉਕਾਟਉਕਾਟਿਬਾ
ਢਿਸਿਰੁਰਾਖਉਜਿਤੁਨਾਨਕਸੰਤੁਚੜਿਆਵੈ॥੪॥੩॥ਰਾਮਕਲੀਮਹਲਾ੪
॥ਜੇਵਡਭਾਗਹੋਵਹਿਵਡਮੇਰੇਜਨਮਿਲਦਿਆਢਿਲਨਲਾਈਐ॥ਹਰਿ
ਜਨਅੰਮ੍ਰਿਤਕੁੰਟਸਰਨੀਕੇਵਡਭਾਗੀਤਿਤੁਨਾਵਾਈਐ॥੧॥ਰਾਮਮੋਕਉਹਰਿਜ
ਨਕਾਰੈਲਾਈਐ॥ਹਉਪਾਣੀਪਖਾਪੀਸਉਸੰਤਆਗੈਪਗਮਲਿਮਲਿਧੂਰਿਮੁ
ਖਿਲਾਈਐ॥੧॥ਰਹਾਉ॥ਹਰਿਜਨਵਡੇਵਡੇਵਡਊਚੇਜੋਸਤਗੁਰਮੇਲਿਮਿਲਾ
ਈਐ॥ਸਤਗੁਰਜੇਵਡੁਅਵਰੁਨਕੋਈਮਿਲਿਸਤਗੁਰਪੁਰਖਧਿਆਈਐ॥੨॥
ਸਤਗੁਰਸਰਣਿਪਰੇਤਿਨਪਾਇਆਮੇਰੇਠਾਕੁਰਲਾਜਰਖਾਈਐ॥ਇਕਿਆਪਣੈ
ਸੁਆਇਆਇਬਹਹਿਗੁਰਆਗੈਜਿਉਬਗੁਲਸਮਾਧਿਲਗਾਈਐ॥੩॥
ਬਗੁਲਾਕਾਗਨੀਚਕੀਸੰਗਤਿਜਾਇਕਰੰਗਬਿਖੂਮੁਖਿਲਾਈਐ॥ਨਾਨਕਮੇਲਿ
ਮੇਲਿਪ੍ਰਭਸੰਗਤਿਮਿਲਿਸੰਗਤਿਹੰਸੁਕਰਾਈਐ॥੪॥੪॥ਰਾਮਕਲੀਮਹਲਾ
੪ ॥ਸਤਗੁਰਦਇਆਕਰਹੁਹਰਿਮੇਲਹੁਮੇਰੇਪ੍ਰੀਤਮਪ੍ਰਾਣਹਰਿਰਾਇਆ॥
ਹਮਚੇਰੀਹੋਇਲਗਹਗੁਰਚਰਣੀਜਿਨਿਹਰਿਪ੍ਰਭਮਾਰਗੁਪੰਥੁਦਿਖਾਇਆ॥
੧॥ਰਾਮਮੈਹਰਿਹਰਿਨਾਮੁਮਨਿਭਾਇਆ॥ਮੈਹਰਿਬਿਨੁਅਵਰੁਨਕੋਈਬੇਲੀਮੇ
ਰਾਪਿਤਾਮਾਤਾਹਰਿਸਖਾਇਆ॥੧॥ਰਹਾਉ॥ਮੇਰੇਇਕੁਖਿਨੁਪ੍ਰਾਨਨਰਹਹਿਬਿਨੁਪ੍ਰੀ
ਤਮਬਿਨੁਦੇਖੇਮਰਹਿਮੇਰੀਮਾਇਆ॥ਧਨੁਧਨੁਵਡਭਾਗਗੁਰਸਰਣੀਆਏਹ

ਰਿਗੁਰਿਮਿਲਿਐਦਰਗਹਸਚੁਪਾਇਆ॥੨॥ਹਮੈਅਵਰੁਨਕੋਈਸੂਝੈਬੂਝੈਮਨਿਹਰਿਜਪੁਜ
ਪਉਜਪਾਇਆ॥ਨਾਮਹੀਣਫਿਰਹਿਸੇਨਕਟੇਤਿਨਘਸਿਘਸਿਨਕਵਢਾਇ
ਆ॥੩॥ਮੋਕਉਜਗਜੀਵਨਜੀਵਾਲਿਲੈਸੁਆਮੀਰਿਦਅੰਤਰਿਨਾਮੁਵਸਾਇ
ਆ॥ਨਾਨਕਗੁਰੂਗੁਰੂਹੈਪੂਰਾਮਿਲਿਸਤਿਗੁਰਨਾਮੁਧਿਆਇਆ॥੪॥੫॥ਰਾਮ
ਕਲੀਮਹਲਾ੪ ॥ਸਤਗੁਰੁਦਾਤਾਵਡਾਵਡਪੁਰਖੁਹੈਜਿਤੁਮਿਲਿਐਹਰਿ
ਉਰਧਾਰੇ॥ਜੀਅਦਾਨੁਗੁਰਿਪੂਰੈਦੀਆਹਰਿਅੰਮ੍ਰਿਤਨਾਮੁਸਮਾਰੇ॥੧॥ਰਾਮਗੁਰਿ
ਹਰਿਹਰਿਨਾਮੁਕੰਠਿਧਾਰੇ॥ਗੁਰਮੁਖਿਕਥਾਸੁਣੀਮਨਿਭਾਈਧਨੁਧਨੁਵਡਭਾਗਹ
ਮਾਰੇ॥੧॥ਰਹਾਉ॥ਕੋਟਿਕੋਟਿਤੇਤੀਸਧਿਆਵਹਿਤਾਕਾਅੰਤੁਨਪਾਵਹਿਪਾਰੇ॥
ਹਿਰਦੈਕਾਮਕਾਮਨੀਮਾਗਹਿਰਿਧਿਮਾਗਹਿਹਾਥੁਪਸਾਰੇ॥੨॥ਹਰਿਜਸੁਜਪਿਜ
ਪੁਵਡਾਵਡੇਰਾਗੁਰਮੁਖਿਰਖਉਉਰਿਧਾਰੇ॥ਜੇਵਡਭਾਗਹੋਵਹਿਤਾਜਪੀਐਹਰਿ
ਭਉਜਲੁਪਾਰਿਉਤਾਰੇ॥੩॥ਹਰਿਜਨਨਿਕਟਿਨਿਕਟਿਹਰਿਜਨਹੈਹਰਿਰਾਖੈਕੰਠਿ
ਜਨਧਾਰੇ॥ਨਾਨਕਪਿਤਾਮਾਤਾਹੈਹਰਿਪ੍ਰਭੁਹਮਬਾਰਿਕਹਰਿਪ੍ਰਤਿਪਾਰੇ॥੪॥੬॥੧੮॥

ਰਾਗੁਰਾਮਕਲੀਮਹਲਾ ੫ ਘਰੁ੧ ੴਸਤਿਗੁਰਪ੍ਰਸਾਦਿ॥

ਕਿਰਪਾਕਰਹੁਦੀਨਕੇਦਾਤੇਮੇਰਾਗੁਣੁਅਵਗਣੁਨਬੀਚਾਰਹੁਕੋਈ॥ਮਾਟੀਕਾਕਿਆ
ਧੋਪੈਸੁਆਮੀਮਾਣਸਕੀਗਤਿਏਹੀ॥੧॥ਮੇਰੇਮਨਸਤਿਗੁਰੁਸੇਵਿਸੁਖੁਹੋਈ॥ਜੋਇ
ਛਹੁਸੋਈਫਲੁਪਾਵਹੁਫਿਰਿਦੂਖੁਨਵਿਆਪੈਕੋਈ॥੧॥ਰਹਾਉ॥ਕਾਚੇਭਾਡੇਸਾਜਿ
ਨਿਵਾਜੇਅੰਤਰਿਜੋਤਿਸਮਾਈ॥ਜੈਸਾਲਿਖਤੁਲਿਖਿਆਧੁਰਿਕਰਤੈਹਮਤੈਸੀਕਿ
ਰਤਿਕਮਾਈ॥੨॥ਮਨੁਤਨੁਥਾਪਿਕੀਆਸਭੁਅਪਨਾਏਹੋਆਵਣਜਾਣਾ॥ਜਿਨਿ
ਦੀਆਸੋਚਿਤਿਨਆਵੈਮੋਹਿਅੰਧੁਲਪਟਾਣਾ॥੩॥ਜਿਨਿਕੀਆਸੋਈਪ੍ਰਭੁਜਾਣੈ
ਹਰਿਕਾਮਹਲੁਅਪਾਰਾ॥ਭਗਤਿਕਰੀਹਰਿਕੇਗੁਣਗਾਵਾਨਾਨਕਦਾਸੁਤੁਮਾਰਾ॥
੪॥੧॥ਰਾਮਕਲੀਮਹਲਾ੫ ॥ਪਵਹੁਚਰਣਾਤਲਿਊਪਰਿਆਵਹੁਐਸੀ
ਸੇਵਕਮਾਵਹੁ॥ਆਪਸਤੇਊਪਰਿਸਭਜਾਣਹੁਤਉਦਰਗਹਸੁਖੁਪਾਵਹੁ॥੧॥

...ਹੁਐਸੀਕਥਹੁਕਹਾਣੀ॥ਸੁਰਪਵਿਤ੍ਰਨਰਦੇਵਪਵਿਤ੍ਰਾਖਿਨੁਬੋਲਹੁਗੁਰਮੁਖਿਬਾ ੪੫੦
ਣੀ॥੧॥ਰਹਾਉ॥ਪਰਪੰਚੁਛੋਡਿਸਹਜਘਰਿਬੈਸਹੁਝੂਠਾਕਹਹੁਨਕੋਈ॥ਸਤਿਗੁਰ
ਮਿਲਹੁਨਵੈਨਿਧਿਪਾਵਹੁਇਨਬਿਧਿਤਤੁਬਿਲੋਈ॥੨॥ਭਰਮੁਚੁਕਾਵਹੁਗੁਰਮੁਖਿ
ਲਿਵਲਾਵਹੁਆਤਮੁਚੀਨਹੁਭਾਈ॥ਨਿਕਟਿਕਰਿਜਾਣਹੁਸਦਾਪ੍ਰਭੁਹਾਜਰੁਕਿਸੁ
ਸਿਉਕਰਹੁਬੁਰਾਈ॥੩॥ਸਤਿਗੁਰਿਮਿਲਿਐਮਾਰਗੁਮੁਕਤਾਸਹਜੇਮਿਲੇਸੁਆਮੀ
॥ਧਨੁਧਨੁਸੇਜਨਜਿਨੀਕਲਿਮਹਿਹਰਿਪਾਇਆਜਨਨਾਨਕਸਦਕੁਰਬਾਨੀ॥੪॥
੨॥ਰਾਮਕਲੀਮਹਲਾ੫ ॥ਆਵਤਹਰਖਨਜਾਵਤਦੂਖਾਨਹਬਿਆਪੈ
ਮਨਰੋਗਨੀ॥ਸਦਾਅਨੰਦੁਗੁਰੁਪੂਰਾਪਾਇਆਤਉਉਤਰੀਸਗਲਬਿਓਗਨੀ॥੧॥
ਇਹਬਿਧਿਹੈਮਨੁਜੋਗਨੀ॥ਮੋਹੁਸੋਗੁਰੋਗੁਲੋਗੁਨਬਿਆਪੈਤਹਹਰਿਹਰਿਹਰਿਰਸਭੋ
ਗਨੀ॥੧॥ਰਹਾਉ॥ਸੁਰਗਪਵਿਤ੍ਰਾਮਿਰਤਪਵਿਤ੍ਰਾਪਇਆਲਪਵਿਤ੍ਰਅਲੋਗਨੀ॥
ਆਗਿਆਕਾਰੀਸਦਾਸੁਖੁਭੁੰਚੈਜਤਕਤਪੇਖਉਹਰਿਗੁਨੀ॥੨॥ਨਹਸਿਵਸਕਤੀਜਲੁ
ਨਹੀਪਵਨਾਤਹਅਕਾਰੁਨਹੀਮੇਦਨੀ॥ਸਤਿਗੁਰਜੋਗਕਾਤਹਾਨਿਵਾਸਾਜਹਅਵਿਗ
ਤਨਾਥੁਅਗਮਧਨੀ॥੩॥ਤਨੁਮਨੁਹਰਿਕਾਧਨੁਸਭੁਹਰਿਕਾਹਰਿਕੇਗੁਣਹਉਕਿਆ
ਗਨੀ॥ਕਹੁਨਾਨਕਹਮਤੁਮਗੁਰਿਖੋਈਹੈਅੰਭੈਅੰਭੁਮਿਲੋਗਨੀ॥੪॥੩॥ਰਾਮਕਲੀ
ਮਹਲਾ੫ ॥ਤ੍ਰੈਗੁਣਰਹਤਰਹੈਨਿਰਾਰੀਸਾਧਿਕਸਿਧਨਜਾਨੈ॥ਰਤਨਕੋਠ
ੜੀਅੰਮ੍ਰਿਤਸੰਪੂਰਨਸਤਿਗੁਰਕੈਖਜਾਨੈ॥੧॥ਅਚਰਜੁਕਿਛੁਕਹਣੁਨਜਾਈ॥ਬਸ
ਤੁਅਗੋਚਰਭਾਈ॥੧॥ਰਹਾਉ॥ਮੋਲੁਨਾਹੀਕਛੁਕਰਣੈਜੋਗਾਕਿਆਕੋਕਹੈਸੁਣਾ
ਵੈ॥ਕਥਨਕਹਣਕਉਸੋਝੀਨਾਹੀਜੋਪੇਖੈਤਿਸੁਬਣਿਆਵੈ॥੨॥ਸੋਈਜਾਣੈਕਰ
ਣੈਹਾਰਾਕੀਤਾਕਿਆਬੇਚਾਰਾ॥ਆਪਣੀਗਤਿਮਿਤਿਆਪੇਜਾਣੈਹਰਿਆਪੇਪੂਰ
ਭੰਡਾਰਾ॥੩॥ਐਸਾਰਸੁਅੰਮ੍ਰਿਤੁਮਨਿਚਾਖਿਆਤ੍ਰਿਪਤਿਰਹੇਆਘਾਈ॥ਕਹੁਨਾ
ਨਕਮੇਰੀਆਸਾਪੂਰੀਸਤਿਗੁਰਕੀਸਰਣਾਈ॥੪॥੪॥ਰਾਮਕਲੀਮਹਲਾ੫
॥ਅੰਗੀਕਾਰੁਕੀਆਪ੍ਰਭਿਅਪਨੈਬੈਰੀਸਗਲੇਸਾਧੇ॥ਜਿਨਿਬੈਰੀਹੈਇਹੁ
ਜਗੁਲੂਟਿਆਤੇਬੈਰੀਲੈਬਾਧੇ॥੧॥ਸਤਿਗੁਰੁਪਰਮੇਸਰੁਮੇਰਾ॥ਅਨਿਕਰਾਜਭੋ

ਗੁਰਸਮਾਣੀਨਾਉਜਪੀਭਰਵਾਸਾਤੇਰਾ॥੧॥ਰਹਾਉ॥ਚੀਤਿਨਆਵਸਿਦੂਜੀਬਾਤ
ਸਿਰਊਪਰਿਰਖਵਾਰਾ॥ਬੇਪਰਵਾਹੁਰਹਤਹੈਸੁਆਮੀਇਕਨਾਮਕੈਆਧਾਰਾ॥੨॥ਪੂ
ਰਨਹੋਇਮਿਲਿਓਸੁਖਦਾਈਊਨਨਕਾਈਬਾਤਾ॥ਤਤੁਸਾਰੁਪਰਮਪਦੁਪਾਇਆਛੋ
ਡਿਨਕਤਹੂਜਾਤਾ॥੩॥ਬਰਨਿਨਸਾਕਉਜੈਸਾਤੂਹੈਸਾਚੇਅਲਖਅਪਾਰਾ॥ਅਤੁਲ
ਅਥਾਹਅਡੋਲਸੁਆਮੀਨਾਨਕਖਸਮੁਹਮਾਰਾ॥੪॥੫॥ਰਾਮਕਲੀਮਹਲਾ੫
॥ਤੂਦਾਨਾਤੂਅਬਿਚਲੁਤੂਹੀਤੂਜਾਤਿਮੇਰੀਪਾਤੀ॥ਤੂਅਡੋਲੁਕਦੇਡੋਲਹਿਨਾ
ਤਾਹਮਕੈਸੀਤਾਤੀ॥੧॥ਏਕੈਏਕੈਏਕਤੂਹੀ॥ਏਕੈਏਕੈਤੂਰਾਇਆ॥ਤਉਕਿਰਪਾਤੇ
ਸੁਖੁਪਾਇਆ॥੧॥ਰਹਾਉ॥ਤੂਸਾਗਰੁਹਮਹੰਸਤੁਮਾਰੇਤੁਮਮਹਿਮਾਣਕਲਾਲਾ॥
ਤੁਮਦੇਵਹੁਤਿਲੁਸੰਕਨਮਾਨਹੁਹਮਭੁੰਚਹਸਦਾਨਿਹਾਲਾ॥੨॥ਹਮਬਾਰਿਕਤੁਮਪਿ
ਤਾਹਮਾਰੇਤੁਮਮੁਖਿਦੇਵਹੁਖੀਰਾ॥ਹਮਖੇਲਹਸਭਿਲਾਡਲਡਾਵਹਤੁਮਸਦ
ਗੁਣੀਗਹੀਰਾ॥੩॥ਤੁਮਪੂਰਨਪੂਰਿਰਹੇਸੰਪੂਰਨਹਮਭੀਸੰਗਿਅਘਾਏ॥ਮਿਲਤੀ
ਲਤੀਮਿਲਤੀਮਿਲਿਰਹਿਆਨਾਨਕਕਹਣੁਨਜਾਏ॥੪॥੬॥ਰਾਮਕਲੀਮਹਲਾ
੫॥ਕਰਕਰਿਤਾਲਪਖਾਵਜੁਨੈਨਹੁਮਾਥੈਵਜਹਿਰਬਾਬਾ॥ਕਰਨਹੁਮਧੁ
ਰਬਾਜੈਜਿਹਵਾਧੁਨਿਆਗਾਜਾ॥ਨਿਰਤਿਕਰੇਕਰਿਮਨੂਆਨਾਚੈਆਣੇਘੂਘ
ਰਸਾਜਾ॥੧॥ਰਾਮਕੋਨਿਰਤਿਕਾਰੀ॥ਪੇਖੈਪੇਖਨਹਾਰੁਦਇਆਲਾਜੇਤਾਸਾਜੁਸੀਗਾ
ਰੀ॥੧॥ਰਹਾਉ॥ਆਖਾਰਮੰਡਲੀਧਰਣਿਸਬਾਈਊਪਰਿਗਗਨੁਚੰਦੋਆ॥ਪਵ
ਨੁਵਿਚੋਲਾਕਰਤਇਕੇਲਾਜਲਤੇਓਪਤਿਹੋਆ॥ਪੰਚਤਤੁਕਰਿਪੁਤਰਾਕੀਨ
ਾਕਿਰਤਮਿਲਾਵਾਹੋਆ॥੨॥ਚੰਦੁਸੂਰਜੁਦੁਇਜਰੇਚਰਾਗਾਚਹੁਕੁੰਟਭੀਤਰਿਰਾਖੇ
॥ਦਸਪਾਤਉਪੰਚਸੰਗੀਤਾਏਕੈਭੀਤਰਿਸਾਥੇ॥ਭਿੰਨਭਿੰਨਹੁਇਭਾਵਦਿਖਾਵਹਿ
ਸਭਹੁਨਿਰਾਰੀਭਾਖੇ॥੩॥ਘਰਿਘਰਿਨਿਰਤਿਹੋਵੈਦਿਨੁਰਾਤੀਘਟਿਘਟਿਵਾਜੈ
ਤੂਰਾ॥ਏਕਿਨਚਾਵਹਿਏਕਿਭਵਾਵਹਿਇਕਿਆਇਜਾਇਹੋਇਧੂਰਾ॥ਕਹੁਨਾ
ਨਕਸੋਬਹੁਰਿਨਨਾਚੈਜਿਸੁਗੁਰੁਭੇਟੈਪੂਰਾ॥੪॥੭॥ਰਾਮਕਲੀਮਹਲਾ੫
॥ਓਅੰਕਾਰਿਏਕਧੁਨਿਏਕੈਏਕੈਰਾਗੁਅਲਾਪੈ॥ਏਕਾਦੇਸੀਏਕੁਦਿਖਾਵੈਏਕੋ

ਰਹਿਆਨਿਬਿਆਪੇ॥ਏਕਾਸੁਰਤਿਏਕਾਹੀਸੇਵਾਏਕੋਗੁਰਤੇਜਾਪੇ॥੧॥ਭਲੋਭਲੋਰੇਕੀ ੪੫੧
ਰਤਨੀਆ॥ਰਾਮਰਮਾਰਾਮਾਗੁਨਗਾਉ॥ਛੋਡਿਮਾਇਆਕੇਧੰਧਸੁਆਉ॥੧॥ਰਹਾਉ
॥ਪੰਚਬਜਿਤ੍ਰਕਰੇਸੰਤੋਖਾਸਾਤਸੁਰਾਲੈਚਾਲੈ॥ਬਾਜਾਮਾਣੁਤਾਣੁਤਜਿਤਾਨਾਪਾਉ
ਨਬੀਗਾਘਾਲੈ॥ਫੇਰੀਫੇਰੁਨਹੋਵੈਕਬਹੀਏਕੁਸਬਦੁਬੰਧਿਪਾਲੈ॥੨॥ਨਾਰਦੀਨ
ਰਹਰਜਾਣਿਹਦੂਰੇ॥ਘੂੰਘਰਖੜਕੁਤਿਆਗਿਵਿਸੂਰੇ॥ਸਹਜਅਨੰਦਦਿਖਾਵੈਭਾ
ਵੈ॥ਏਹੁਨਿਰਤਿਕਾਰੀਜਨਮਿਨਆਵੈ॥੩॥ਜੇਕੋਅਪਨੇਠਾਕੁਰਭਾਵੈ॥ਕੋਟਿਮਧਿਏ
ਹੁਕੀਰਤਨੁਗਾਵੈ॥ਸਾਧਸੰਗਤਿਕੀਜਾਵਉਟੇਕ॥ਕਹੁਨਾਨਕਤਿਸੁਕੀਰਤਨੁਏਕ॥
੪॥੮॥ਰਾਮਕਲੀਮਹਲਾ੫ ॥ਕੋਈਬੋਲੈਰਾਮਰਾਮਕੋਈਖੁਦਾਇ॥ਕੋਈ
ਸੇਵੈਗੁਸਈਆਕੋਈਅਲਾਹਿ॥੧॥ਕਾਰਣਕਰਣਕਰੀਮ॥ਕਿਰਪਾਧਾਰਿਰਹੀਮ॥
੧॥ਰਹਾਉ॥ਕੋਈਨਾਵੈਤੀਰਥਿਕੋਈਹਜਜਾਇ॥ਕੋਈਕਰੈਪੂਜਾਕੋਈਸਿਰੁਨਿਵਾਇ
॥੨॥ਕੋਈਪੜੈਬੇਦਕੋਈਕਤੇਬ॥ਕੋਈਓਢੈਨੀਲਕੋਈਸੁਪੇਦ॥੩॥ਕੋਈਕਹੈਤੁ
ਰਕੁਕੋਈਕਹੈਹਿੰਦੂ॥ਕੋਈਬਾਛੈਭਿਸਤੁਕੋਈਸੁਰਗਿੰਦੂ॥੪॥ਕਹੁਨਾਨਕਜਿਨਿਹੁਕ
ਮੁਪਛਾਤਾ॥ਪ੍ਰਭਸਾਹਿਬਕਾਤਿਨਿਭੇਦੁਜਾਤਾ॥੫॥੯॥ਰਾਮਕਲੀਮਹਲਾ੫
॥ਪਵਨੈਮਹਿਪਵਨੁਸਮਾਇਆ॥ਜੋਤੀਮਹਿਜੋਤਿਰਲਿਜਾਇਆ॥ਮਾਟੀ
ਮਾਟੀਹੋਈਏਕ॥ਰੋਵਨਹਾਰੇਕੀਕਵਨਟੇਕ॥੧॥ਕਉਨੁਮੂਆਰੇਕਉਨੁਮੂਆ॥ਬ੍ਰ
ਹਮਗਿਆਨੀਮਿਲਿਕਰਹੁਬੀਚਾਰਾਇਹੁਤਉਚਲਤੁਭਇਆ॥੧॥ਰਹਾਉ॥
ਅਗਲੀਕਿਛੁਖਬਰਿਨਪਾਈ॥ਰੋਵਨਹਾਰੁਭਿਊਠਿਸਿਧਾਈ॥ਭਰਮਮੋਹਕੇਬਾਂ
ਧੇਬੰਧ॥ਸੁਪਨੁਭਇਆਭਖਲਾਏਅੰਧ॥੨॥ਇਹੁਤਉਰਚਨੁਰਚਿਆਕਰਤਾਰਿ
॥ਆਵਤਜਾਵਤਹੁਕਮਿਅਪਾਰਿ॥ਨਹਕੋਮੂਆਨਮਰਣੈਜੋਗੁ॥ਨਹਬਿਨਸੈਅ
ਬਿਨਾਸੀਹੋਗੁ॥੩॥ਜੋਇਹੁਜਾਣਹੁਸੋਇਹੁਨਾਹਿ॥ਜਾਨਣਹਾਰੇਕਉਬਲਿਜਾਉ
॥ਕਹੁਨਾਨਕਗੁਰਿਭਰਮੁਚੁਕਾਇਆ॥ਨਾਕੋਈਮਰੈਨਆਵੈਜਾਇਆ॥੪॥੧੦॥
ਰਾਮਕਲੀਮਹਲਾ੫ ॥ਜਪਿਗੋਬਿੰਦੁਗੋਪਾਲਲਾਲੁ॥ਰਾਮਨਾਮਸਿਮਰਿ
ਤੂਜੀਵਹਿਫਿਰਿਨਖਾਈਮਹਾਕਾਲੁ॥੧॥ਰਹਾਉ॥ਕੋਟਿਜਨਮਭ੍ਰਮਿਭ੍ਰਮਿਭ੍ਰਮਿ

ਆਇਓ॥ਬਡੈਭਾਗਿਸਾਧਸੰਗੁਪਾਇਓ॥੧॥ਬਿਨੁਗੁਰਪੂਰੇਨਾਹੀਉਧਾਰੁ॥ਬਾ
ਬਾਨਨਕੁਆਖੈਏਹੁਬੀਚਾਰੁ॥੨॥੧੧॥
ਰਾਗੁਰਾਮਕਲੀਮਹਲਾ੫ ਘਰੁ੨ ੧ੴਸਤਿਗੁਰਪ੍ਰਸਾਦਿ॥
ਚਾਰਿਪੁਕਾਰਹਿਨਾਤੂਮਾਨਹਿ॥ਖਟੁਭੀਏਕਾਬਾਤਵਖਾਨਹਿ॥ਦਸਅਸਟੀਮਿਲਿ
ਏਕੋਕਹਿਆ॥ਤਾਭੀਜੋਗੀਭੇਦੁਨਲਹਿਆ॥੧॥ਕਿੰਕੁਰੀਅਨੂਪਵਾਜੈ॥ਜੋਗੀਆ
ਮਤਵਾਰੋਰੇ॥੧॥ਰਹਾਉ॥ਪ੍ਰਥਮੇਵਸਿਆਸਤਕਾਖੇੜਾ॥ਤ੍ਰਿਤੀਏਮਹਿਕਿਛੁਭੇ
ਆਦੁਤੇੜਾ॥ਦੁਤੀਆਅਰਧੋਅਰਧਿਸਮਾਇਆ॥ਏਕੁਰਹਿਆਤਾਏਕੁਦਿਖਾਇ
ਆ॥੨॥ਏਕੈਸੂਤਿਪਰੋਏਮਣੀਏ॥ਗਾਠੀਭਿਨਿਭਿਨਿਭਿਨਿਭਿਨਿਤਣੀਏ॥
ਫਿਰਤੀਮਾਲਾਬਹੁਬਿਧਿਭਾਇ॥ਖਿੰਚਿਆਸੂਤੁਤਆਈਥਾਇ॥੩॥ਚਹੁ
ਮਹਿਏਕੈਮਟੁਹੈਕੀਆ॥ਤਹਬਿਖੜੇਥਾਨਅਨਿਕਾਖਿੜਕੀਆ॥ਖੋਜਤਖੋਜਤਦੁ
ਆਰੇਆਇਆ॥ਤਾਨਾਨਕਜੋਗੀਮਹਲੁਘਰੁਪਾਇਆ॥੪॥ਇਉਕਿੰਕੁਰੀਆ
ਨੂਪਵਜੈ॥ਸੁਣਿਜੋਗੀਕੈਮਨਿਮੀਠੀਲਾਗੈ॥੧॥ਰਹਾਉਦੂਜਾ॥੧॥੧੨॥ਰਾਮ
ਕਲੀਮਹਲਾ੫ ॥ਤਾਗਾਕਰਿਕੈਲਾਈਥਿਗਲੀ॥ਲਉਨਾੜੀਸੂਆਹੈਅ
ਸਤੀ॥ਅੰਭੈਕਾਕਰਿਡੰਡਾਧਰਿਆ॥ਕਿਆਤੂਜੋਗੀਗਰਬਹਿਪਰਿਆ॥੧॥ਜਪਿ
ਨਾਥੁਦਿਨੁਰੈਨਾਈ॥ਤੇਰੀਖਿੰਥਾਦੋਦਿਹਾਈ॥੧॥ਰਹਾਉ॥ਗਹਰੀਬਿਭੂਤਲਾਇਬੈ
ਠਾਤਾੜੀ॥ਮੇਰੀਤੇਰੀਮੁੰਦ੍ਰਾਧਾਰੀ॥ਮਾਗਹਿਟੂਕਾਤ੍ਰਿਪਤਿਨਪਾਵੈ॥ਨਾਥੁਛੋਡਿਜ
ਚਹਿਲਾਜਨਆਵੈ॥੨॥ਚਲਚਿਤਜੋਗੀਆਸਣੁਤੇਰਾ॥ਸਿੰਙੀਵਾਜੈਨਿਤਉਦੇ
ਸੇਰਾ॥ਗੁਰਗੋਰਖਕੀਤੈਬੂਝਨਪਾਈ॥ਫਿਰਿਫਿਰਿਜੋਗੀਆਵੈਜਾਈ॥੩॥ਜਿ
ਸਨੋਹੋਆਨਾਥੁਕ੍ਰਿਪਾਲਾ॥ਰਹਰਾਸਿਹਮਾਰੀਗੁਰਗੋਪਾਲਾ॥ਨਾਮੈਖਿੰਥਾਨਾਮੈਬ
ਸਤਰੁ॥ਜਨਨਾਨਕਜੋਗੀਹੋਆਅਸਥਿਰੁ॥੪॥ਇਉਜਪਿਆਨਾਥੁਦਿਨੁਰੈਨਾ
ਈ॥ਹੁਣਿਪਾਇਆਗੁਰੁਗੋਸਾਈ॥੧॥ਰਹਾਉਦੂਜਾ॥੨॥੧੩॥ਰਾਮਕਲੀਮਹਲਾ
੫ ॥ਕਰਨਕਰਾਵਨਸੋਈ॥ਆਨਨਦੀਸੈਕੋਈ॥ਠਾਕੁਰੁਮੇਰਾਸੁਘੜੁਸੁਜਾਨੁ
॥ਗੁਰਮੁਖਿਮਿਲਿਆਰੰਗੁਮਾਨਾ॥੧॥ਐਸੋਰੇਹਰਿਰਸੁਮੀਠਾ॥ਗੁਰਮੁਖਿਕਿਨੈ

ਵਿਰਲੈਡੀਠਾ॥੧॥ਰਹਾਉ॥ਨਿਰਮਲਜੋਤਿਅੰਮ੍ਰਿਤੁਹਰਿਨਾਮ॥ਪੀਵਤਅਮਰਭਏਨਿ
ਹਕਾਮ॥ਤਨੁਮਨੁਸੀਤਲੁਅਗਨਿਨਿਵਾਰੀ॥ਅਨਦਰੂਪਪ੍ਰਗਟੇਸੰਸਾਰੀ॥੨॥ਕਿ
ਆਦੇਵਉਜਾਸਭੁਕਿਛੁਤੇਰਾ॥ਸਦਬਲਿਹਾਰਿਜਾਉਲਖਬੇਰਾ॥ਤਨੁਮਨੁਜੀਉਪਿੰ
ਡੁਦੇਸਾਜਿਆ॥ਗੁਰਕਿਰਪਾਤੇਨੀਚੁਨਿਵਾਜਿਆ॥੩॥ਖੋਲਿਕਿਵਾਰਾਮਹਲਿਬੁ
ਲਾਇਆ॥ਜੈਸਾਸਾਤੈਸਾਦਿਖਲਾਇਆ॥ਕਹੁਨਾਨਕਸਭੁਪੜਦਾਤੂਟਾ॥ਹਉਤੇ
ਰਾਤੂਮੈਮਨਿਵੂਠਾ॥੪॥੩॥੧੪॥ਰਾਮਕਲੀਮਹਲਾ੫ ॥ਸੇਵਕੁਲਾਇਓਅ
ਪੁਨੀਸੇਵ॥ਅੰਮ੍ਰਿਤੁਨਾਮੁਦੀਓਮੁਖਿਦੇਵ॥ਸਗਲੀਚਿੰਤਾਆਪਿਨਿਵਾਰੀ॥ਤਿਸੁ
ਗੁਰਕਉਹਉਸਦਬਲਿਹਾਰੀ॥੧॥ਕਾਜਹਮਾਰੇਪੂਰੇਸਤਗੁਰ॥ਬਾਜੇਅਨਹਦਤੂਰੇ
ਸਤਗੁਰ॥੧॥ਰਹਾਉ॥ਮਹਿਮਾਜਾਕੀਗਹਿਰਗੰਭੀਰ॥ਹੋਇਨਿਹਾਲੁਦੇਇਜਿਸੁਧੀਰ
॥ਜਾਕੇਬੰਧਨਕਾਟੇਰਾਇ॥ਸੋਨਰੁਬਹੁਰਿਨਜੋਨੀਪਾਇ॥੨॥ਜਾਕੈਅੰਤਰਿਪ੍ਰਗਟਿ
ਓਆਪ॥ਤਾਕਉਨਾਹੀਦੂਖਸੰਤਾਪ॥ਲਾਲੁਰਤਨੁਤਿਸੁਪਾਲੈਪਰਿਆ॥ਸਗਲ
ਕੁਟੰਬਓਹੁਜਨੁਲੈਤਰਿਆ॥੩॥ਨਾਕਿਛੁਭਰਮੁਨਦੁਬਿਧਾਦੂਜਾ॥ਏਕੋਏਕੁਨਿਰੰ
ਜਨਪੂਜਾ॥ਜਤਕਤਦੇਖਉਆਪਿਦਇਆਲਾ॥ਕਹੁਨਾਨਕਪ੍ਰਭਮਿਲੇਰਸਾਲਾ
॥੪॥੪॥੧੫॥ਰਾਮਕਲੀਮਹਲਾ੫ ॥ਤਨਤੇਛੁਟਕੀਅਪਨੀਧਾਰੀ॥ਪ੍ਰਭਕੀ
ਆਗਿਆਲਗੀਪਿਆਰੀ॥ਜੋਕਿਛੁਕਰੈਸੁਮਨਿਮੇਰੈਮੀਠਾ॥ਤਾਇਹੁਅਚਰਜੁਨੈ
ਨਹੁਡੀਠਾ॥੧॥ਅਬਮੋਹਿਜਾਨੀਰੇਮੇਰੀਗਈਬਲਾਇ॥ਬੁਝਿਗਈਤ੍ਰਿਸਨਨਿਵ
ਰੀਮਮਤਾਗੁਰਿਪੂਰੈਲੀਓਸਮਝਾਇ॥੧॥ਰਹਾਉ॥ਕਰਿਕਿਰਪਾਰਾਖਿਓਗੁਰਿਸਰਨ
ਾ॥ਗੁਰਿਪਕਰਾਏਹਰਿਕੇਚਰਨਾ॥ਬੀਸਬਿਸੁਏਜਾਮਨਠਹਰਾਨੇ॥ਗੁਰਪਾਰਬ੍ਰਹਮਏ
ਕੈਹੀਜਾਨੇ॥੨॥ਜੋਜੋਕੀਨੋਹਮਤਿਸਕੇਦਾਸ॥ਪ੍ਰਭਮੇਰੇਕੋਸਗਲਨਿਵਾਸ॥ਨਾਕੋਦੂ
ਤੁਨਹੀਬੈਰਾਈ॥ਗਲਿਮਿਲਿਚਾਲੇਏਕੈਭਾਈ॥੩॥ਜਾਕਉਗੁਰਿਹਰਿਦੀਏਸੂਖਾ॥
ਤਾਕਉਬਹੁਰਿਨਲਾਗਹਿਦੂਖਾ॥ਆਪੇਆਪਿਸਰਬਪ੍ਰਤਿਪਾਲ॥ਨਾਨਕਰਾਤਉਰੰ
ਗਿਗੋਪਾਲ॥੪॥੫॥੧੬॥ਰਾਮਕਲੀਮਹਲਾ੫ ॥ਮੁਖਤੇਪੜਤਾਟੀ
ਕਾਸਹਿਤ॥ਹਿਰਦੈਰਾਮੁਨਹੀਪੂਰਨਰਹਤ॥ਉਪਦੇਸੁਕਰੇਕਰਿਲੋਕਦ੍ਰਿੜਾਵੈ॥ਅਪ

ਨਾਕਹਿਆਆਪਿਨਕਮਾਵੈ॥੧॥ਪੰਡਿਤੁਬੇਦੁਬੀਚਾਰਿਪੰਡਿਤੁ॥ਮਨਕਾਕ੍ਰੋਧੁਨਿਵ
ਰਿਪੰਡਿਤੁ॥੧॥ਰਹਾਉ॥ਆਗੈਰਾਖਿਓਸਾਲਗਿਰਾਮੁ॥ਮਨੁਕੀਨੋਦਹਦਿਸਬਿਸ
ਮੁ॥ਤਿਲਕੁਚਰਾਵੈਪਾਈਪਾਇ॥ਲੋਕਪਚਾਰਾਅੰਧੁਕਮਾਇ॥੨॥ਖਟੁਕਰਮਾ
ਅਰੁਆਸਣੁਧੋਤੀ॥ਭਾਗਠਿਗ੍ਰਿਹਿਪੜੈਨਿਤਪੋਥੀ॥ਮਾਲਾਫੇਰੈਮੰਗੈਬਿਭੂਤ॥ਇ
ਹਬਿਧਿਕੋਇਨਤਰਿਓਮੀਤ॥੩॥ਸੋਪੰਡਿਤੁਗੁਰਸਬਦੁਕਮਾਇ॥ਤ੍ਰੈਗੁਣਕੀਓਸੁ
ਉਤਰੀਮਾਇ॥ਚਤੁਰਬੇਦਪੂਰਨਹਰਿਨਾਇ॥ਨਾਨਕਤਿਸਕੀਸਰਣੀਪਾਇ॥੪॥੬
॥੧੭॥ਰਾਮਕਲੀਮਹਲਾ੫ ॥ਕੋਟਿਬਿਘਨਨਹੀਆਵਹਿਨੇਰਿ॥ਅਨਿਕ
ਮਾਇਆਹੈਤਾਕੀਚੇਰਿ॥ਅਨਿਕਪਾਪਤਾਕੇਪਾਨੀਹਾਰ॥ਜਾਕਉਮਇਆਭਈਕਰ
ਤਾਰ॥੧॥ਜਿਸਹਿਸਹਾਈਹੋਇਭਗਵਾਨ॥ਅਨਿਕਜਤਨਉਆਕੈਸਰੰਜਾਮ॥ਰ
ਹਾਉ॥ਕਰਤਾਰਾਖੈਕੀਤਾਕਉਨੁ॥ਕੀਰੀਜੀਤੋਸਗਲਾਭਵਨੁ॥ਬੇਅੰਤਮਹਿਮਾਤਾਕੀ
ਕੇਤਕਬਰਨ॥ਬਲਿਬਲਿਜਾਈਐਤਾਕੇਚਰਨ॥੨॥ਤਿਨਹੀਕੀਆਜਪੁਤਪੁਧਿਆ
ਨੁ॥ਅਨਿਕਪ੍ਰਕਾਰਕੀਆਤਿਨਦਾਨੁ॥ਭਗਤੁਸੋਈਕਲਿਮਹਿਪਰਵਾਨੁ॥ਜਾਕਉਠਾ
ਕੁਰਿਦੀਆਮਾਨੁ॥੩॥ਸਾਧਸੰਗਿਮਿਲਿਭਏਪ੍ਰਗਾਸ॥ਸਹਜਸੂਖਆਸਨਿਵਾ
ਸ॥ਪੂਰੈਸਤਿਗੁਰਿਦੀਆਬਿਸਾਸ॥ਨਾਨਕਹੋਏਦਾਸਨਿਦਾਸ॥੪॥੭॥੧੮॥ਰਾਮਕ
ਲੀਮਹਲਾ੫ ॥ਦੋਸੁਨਦੀਜੈਕਾਹੂਲੋਗ॥ਜੋਕਮਾਵਨੁਸੋਈਭੋਗ॥ਆਪਨਕ
ਰਮਆਪੇਹੀਬੰਧ॥ਆਵਨੁਜਾਵਨੁਮਾਇਆਧੰਧ॥੧॥ਐਸੀਜਾਨੀਸੰਤਜਨੀ॥ਪਰ
ਗਾਸੁਭਇਆਪੂਰੇਗੁਰਬਚਨੀ॥੧॥ਰਹਾਉ॥ਤਨੁਧਨੁਕਲਤੁਮਿਥਿਆਬਿਸਥਾਰ॥ਹੈਵ
ਰਗੈਵਰਚਾਲਨਹਾਰ॥ਰਾਜਰੰਗਰੂਪਸਭਿਕੂਰ॥ਨਾਮਬਿਨਾਹੋਇਜਾਸੀਧੂਰ॥੨॥ਭ
ਰਮਿਭੂਲੇਬਾਦਿਅਹੰਕਾਰੀ॥ਸੰਗਿਨਾਹੀਰੇਸਗਲਪਸਾਰੀ॥ਸੋਗਹਰਖਮਹਿਦੇਹਬਿ
ਰਧਾਨੀ॥ਸਾਕਤਇਵਹੀਕਰਤਬਿਹਾਨੀ॥੩॥ਹਰਿਕਾਨਾਮੁਅੰਮ੍ਰਿਤੁਕਲਿਮਾਹਿ॥
ਏਹੁਨਿਧਾਨਾਸਾਧੂਪਾਹਿ॥ਨਾਨਕਗੁਰੁਗੋਵਿਦੁਜਿਸੁਤੂਠਾ॥ਘਟਿਘਟਿਰਮਈਆ
ਤਿਨਹੀਡੀਠਾ॥੪॥੮॥੧੯॥ਰਾਮਕਲੀਮਹਲਾ੫ ॥ਪੰਚਸਬਦਤਹਪੂਰ
ਨਨਾਦਾ॥ਅਨਹਦਬਾਜੇਅਚਰਜਬਿਸਮਾਦ॥ਕੇਲਕਰਹਿਸੰਤਹਰਿਲੋਗ॥ਪਾਰਬ੍ਰ

ਮੁਪੂਰਨਨਿਰਜੋਗ॥੧॥ਸੂਖਸਹਜਆਨੰਦਭਵਨ॥ਸਾਧਸੰਗਿਬੈਸਿਗੁਣਗਾਵਹਿ
ਤਹਰੋਗਸੋਗਨਹੀਜਨਮਮਰਨ॥੧॥ਰਹਾਉ॥ਊਹਾਸਿਮਰਹਿਕੇਵਲਨਾਮੁ॥ਬਿਰ
ਲੇਪਾਵਹਿਓਹੁਬਿਸ੍ਰਾਮੁ॥ਭੋਜਨੁਭਾਉਕੀਰਤਨਆਧਾਰੁ॥ਨਿਹਚਲਆਸਨੁਬੇਸੁਮਾ
ਰੁ॥੨॥ਡਿਗਿਨਡੋਲੈਕਤਹੂਨਧਾਵੈ॥ਗੁਰਪ੍ਰਸਾਦਿਕੋਇਹੁਮਹਲੁਪਾਵੈ॥ਭ੍ਰਮਭੈਮੋ
ਹਨਮਾਇਆਜਾਲ॥ਸੁੰਨਸਮਾਧਿਪ੍ਰਭੂਕਿਰਪਾਲ॥੩॥ਤਾਕਾਅੰਤੁਨਪਾਰਾਵਾਰੁ॥
ਆਪੇਗੁਪਤੁਆਪੇਪਾਸਾਰੁ॥ਜਾਕੈਅੰਤਰਿਹਰਿਹਰਿਸੁਆਦੁ॥ਕਹਨੁਨਜਾਈਨਾਨਕ
ਬਿਸਮਾਦੁ॥੪॥੯॥੨੦॥ਰਾਮਕਲੀਮਹਲਾ੫ ॥ਭੇਟਤਸੰਗਿਪਾਰਬ੍ਰਹਮੁਚਿ
ਤਿਆਇਆ॥ਸੰਗਤਿਕਰਤਸੰਤੋਖੁਮਨਿਪਾਇਆ॥ਸੰਤਹਚਰਨਮਾਥਾਮੇਰੋਪਉ
ਤ॥ਅਨਿਕਬਾਰਸੰਤਹਡੰਡਉਤ॥੧॥ਇਹੁਮਨੁਸੰਤਨਕੈਬਲਿਹਾਰੀ॥ਜਾਕੀਓਟ
ਗਹੀਸੁਖੁਪਾਇਆਰਾਖੇਕਿਰਪਾਧਾਰੀ॥੧॥ਰਹਾਉ॥ਸੰਤਹਚਰਣਧੋਇਧੋਇਪੀ
ਵਾ॥ਸੰਤਹਦਰਸੁਪੇਖਿਪੇਖਿਜੀਵਾ॥ਸੰਤਹਕੀਮੇਰੈਮਨਿਆਸ॥ਸੰਤਹਮਾਰੀਨਿਰਮ
ਲਰਾਸਿ॥੨॥ਸੰਤਹਮਾਰਾਰਾਖਿਆਪੜਦਾ॥ਸੰਤਪ੍ਰਸਾਦਿਮੋਹਿਕਬਹੂਨਕੜਦਾ॥ਸੰ
ਤਹਸੰਗੁਦੀਆਕਿਰਪਾਲ॥ਸੰਤਸਹਾਈਭਏਦਇਆਲ॥੩॥ਸੁਰਤਿਮਤਿਬੁਧਿ
ਪਰਗਾਸੁ॥ਗਹਿਰਗੰਭੀਰਅਪਾਰਗੁਣਤਾਸੁ॥ਜੀਅਜੰਤਸਗਲੇਪ੍ਰਤਿਪਾਲ॥ਨਾ
ਨਕਸੰਤਹਦੇਖਿਨਿਹਾਲ॥੪॥੧੦॥੨੧॥ਰਾਮਕਲੀਮਹਲਾ੫ ॥ਤੇਰੈਕਾਜਿ
ਨਗ੍ਰਿਹੁਰਾਜੁਮਾਲੁ॥ਤੇਰੈਕਾਜਿਨਬਿਖੈਜੰਜਾਲੁ॥ਇਸਟਮੀਤਜਾਣੁਸਭਛਲੈ॥
ਹਰਿਹਰਿਨਾਮੁਸੰਗਿਤੇਰੈਚਲੈ॥੧॥ਰਾਮਨਾਮਗੁਣਗਾਇਲੇਮੀਤਾਹਰਿਸਿਮਰਤਤੇਰੀ
ਲਾਜਰਹੈ॥ਹਰਿਸਿਮਰਤਜਮੁਕਛੁਨਕਹੈ॥੧॥ਰਹਾਉ॥ਬਿਨੁਹਰਿਸਗਲਨਿਰਾਰ
ਥਕਾਮ॥ਸੁਇਨਾਰੁਪਾਮਾਟੀਦਾਮ॥ਗੁਰਕਾਸਬਦੁਜਾਪਿਮਨਸੁਖਾ॥ਈਹਾਊਹਾਤੇਰੋ
ਊਜਲਮੁਖਾ॥੨॥ਕਰਿਕਰਿਥਾਕੇਵਡੇਵਡੇਰੇ॥ਕਿਨਹੀਨਕੀਏਕਾਜਮਾਇਆਪੂ
ਰੇ॥ਹਰਿਹਰਿਨਾਮੁਜਪੈਜਨੁਕੋਇ॥ਤਾਕੀਆਸਾਪੂਰਨਹੋਇ॥੩॥ਹਰਿਭਗਤਨਕੋ
ਨਾਮੁਅਧਾਰੁ॥ਸੰਤੀਜੀਤਾਜਨਮੁਅਪਾਰੁ॥ਹਰਿਸੰਤੁਕਰੇਸੋਈਪਰਵਾਣੁ॥ਨਾਨਕ
ਦਾਸੁਤਾਕੈਕੁਰਬਾਣੁ॥੪॥੧੧॥੨੨॥ਰਾਮਕਲੀਮਹਲਾ੫ ॥ਸਿੰਚਹਿਦ

ਰਬੁਦੇਹਿਦੂਖੁਭੂਲੇਗਾ॥ਤੇਰੈਕਾਜਿਨਅਵਰਜੋਗਾ॥ਕਰਿਅਹੰਕਾਰੁਹੋਇਵਰਤਹਿਅੰਧ
॥ਜਮਕੀਜੇਵੜੀਤੂਆਗੈਬੰਧ॥੧॥ਛਾਡਿਵਿਡਾਣੀਤਾਤਿਮੂੜ੍ਹੇ॥ਈਹਾਬਸਨਾਰਾਤਿ
ਮੂੜ੍ਹੇ॥ਮਾਇਆਕੇਮਾਤੇਤੈਉਠਿਚਲਨਾ॥ਰਾਚਿਰਹਿਓਤੂਸੰਗਿਸੁਪਨਾ॥੧॥ਰਹਾਉ
॥ਬਾਲਬਿਵਸਥਾਬਾਰਿਕੁਅੰਧ॥ਭਰਿਜੋਬਨਿਲਾਗਾਦੁਰਗੰਧ॥ਤ੍ਰਿਤੀਅਬਿਵਸ
ਥਾਸਿੰਚੇਮਾਇ॥ਬਿਰਧਿਭਇਆਛੋਡਿਚਲਿਓਪਛੁਤਾਇ॥੨॥ਚਿਰੰਕਾਲਪਾਈ
ਦ੍ਰੁਲਭਦੇਹ॥ਨਾਮਬਿਹੂਣੀਹੋਈਖੇਹ॥ਪਸੂਪਰੇਤਮੁਗਧਤੇਬੁਰੀ॥ਤਿਸਹਿਨਬੂਝੈ
ਜਿਨਿਏਹਸਿਰੀ॥੩॥ਸੁਣਿਕਰਤਾਰਗੋਵਿੰਦਗੋਪਾਲ॥ਦੀਨਦਇਆਲਸਦਾਕਿ
ਰਪਾਲ॥ਤੁਮਹਿਛਡਾਵਹੁਛੁਟਕਹਿਬੰਧ॥ਬਖਸਿਮਿਲਾਵਹੁਨਾਨਕਜਗਅੰਧ॥
੪॥੧੨॥੨੩॥ਰਾਮਕਲੀਮਹਲਾ੫ ॥ਕਰਿਸੰਜੋਗੁਬਨਾਈਕਾਛਿ॥ਤਿਸੁ
ਸੰਗਿਰਹਿਓਇਆਨਾਰਾਚਿ॥ਪ੍ਰਤਿਪਾਰੈਨਿਤਸਾਰਿਸਮਾਰੈ॥ਅੰਤਕੀਬਾਰਊਠਿਸਿ
ਧਾਰੈ॥੧॥ਨਾਮਬਿਨਾਸਭੁਝੂਠੁਪਰਾਨੀ॥ਗੋਵਿਦਭਜਨਬਿਨੁਅਵਰਸੰਗਿਰਾਤੇਤੇ
ਸਿਮਾਇਆਮੂਠੁਪਰਾਨੀ॥੧॥ਰਹਾਉ॥ਤੀਰਥਨਾਇਨਉਤਰਸਿਮੈਲੁ॥ਕਰਮਧ
ਰਮਸਭਿਹਉਮੈਫੈਲੁ॥ਲੋਕਪਚਾਰੈਗਤਿਨਹੀਹੋਇ॥ਨਾਮਬਿਹੂਣੇਚਲਸਹਿਰੋਇ
॥੨॥ਬਿਨੁਹਰਿਨਾਮਨਟੂਟਸਿਪਟਲ॥ਸੋਧੇਸਾਸਤ੍ਰਸਿਮ੍ਰਿਤਿਸਗਲ॥ਸੋਨਾਮੁਜ
ਪੈਜਿਸੁਆਪਿਜਪਾਏ॥ਸਗਲਫਲਾਸੇਸੂਖਿਸਮਾਏ॥੩॥ਰਾਖਨਹਾਰੇਰਾਖਹੁਆ
ਪਿ॥ਸਗਲਸੁਖਾਪ੍ਰਭੁਤੁਮਰੈਹਾਥਿ॥ਜਿਤੁਲਾਵਹਿਤਿਤੁਲਾਗਹਿਸੁਆਮੀ॥ਨਾਨਕ
ਸਾਹਿਬੁਅੰਤਰਜਾਮੀ॥੪॥੧੩॥੨੪॥ਰਾਮਕਲੀਮਹਲਾ੫ ॥ਜੋਕਿਛੁ
ਕਰੈਸੋਈਸੁਖੁਜਾਨਾ॥ਮਨੁਅਸਮਝੁਸਾਧਸੰਗਿਪਤੀਆਨਾ॥ਡੋਲਨਤੇਚੂਕਾਠਹ
ਰਾਇਆ॥ਸਤਿਮਾਹਿਲੇਸਤਿਸਮਾਇਆ॥੧॥ਦੂਖੁਗਇਆਸਭਰੋਗੁਗਇਆ
॥ਪ੍ਰਭਕੀਆਗਿਆਮਨਮਹਿਮਾਨੀਮਹਾਪੁਰਖਕਾਸੰਗੁਭਇਆ॥੧॥ਰਹਾਉ॥ਸ
ਗਲਪਵਿਤ੍ਰਸਰਬਨਿਰਮਲਾ॥ਜੋਵਰਤਾਏਸੋਈਭਲਾ॥ਜਹਰਾਖੈਸੋਈਮੁਕਤਿਥਾ
ਨੁ॥ਜੋਜਪਾਏਸੋਈਨਾਮੁ॥੨॥ਅਠਸਠਿਤੀਰਥਜਹਸਾਧਪਗਧਰਹਿ॥ਤਹਬੈਕੁੰਠੁ
ਜਹਨਾਮੁਉਚਰਹਿ॥ਸਰਬਅਨੰਦਜਬਦਰਸਨੁਪਾਈਐ॥ਰਾਮਗੁਣਾਨਿਤਨਿਤਗਾ

ਈਐ॥੩॥ਆਪੇਘਟਿਘਟਿਰਹਿਆਬਿਆਪਿ॥ਦਇਆਲਪੁਰਖਪਰਗਟਪ
ਰਤਾਪ॥ਕਪਟਖੁਲਾਨੇਭ੍ਰਮਨਾਠੇਦੂਰੇ॥ਨਾਨਕਕਉਗੁਰਭੇਟੇਪੂਰੇ॥੪॥੧੪॥੨੫॥
ਰਾਮਕਲੀਮਹਲਾ੫ ॥ਕੋਟਿਜਾਪਤਾਪਬਿਸ੍ਰਾਮ॥ਰਿਧਿਬੁਧਿਸਿਧਿਸੁਰਗਿ
ਆਨਾ॥ਅਨਿਕਰੂਪਰੰਗਭੋਗਰਸੈ॥ਗੁਰਮੁਖਿਨਾਮੁਨਿਮਖਰਿਦੈਵਸੈ॥੧॥ਹਰਿਕੇਨਾਮ
ਕੀਵਡਿਆਈ॥ਕੀਮਤਿਕਹਣੁਨਜਾਈ॥੧॥ਰਹਾਉ॥ਸੂਰਬੀਰਧੀਰਜਮਤਿਪੂਰ
ਾ॥ਸਹਜਸਮਾਧਿਧੁਨਿਗਹਿਰਗੰਭੀਰਾ॥ਸਦਾਮੁਕਤੁਤਾਕੇਪੂਰੇਕਾਮ॥ਜਾਕੈਰਿਦੈਵ
ਸੈਹਰਿਨਾਮ॥੨॥ਸਗਲਸੂਖਆਨੰਦਅਰੋਗ॥ਸਮਦਰਸੀਪੂਰਨਨਿਰਜੋਗ॥ਆ
ਇਨਜਾਇਡੋਲੈਕਤਨਾਹੀ॥ਜਾਕੈਨਾਮੁਬਸੈਮਨਮਾਹੀ॥੩॥ਦੀਨਦਇਆਲਗੋੁ
ਪਾਲਗੋਵਿੰਦ॥ਗੁਰਮੁਖਿਜਪੀਐਉਤਰੈਚਿੰਦ॥ਨਾਨਕਕਉਗੁਰਿਦੀਆਨਾਮੁ॥
ਸੰਤਨਕੀਟਹਲਸੰਤਕਾਕਾਮੁ॥੪॥੧੫॥੨੬॥ਰਾਮਕਲੀਮਹਲਾ੫ ॥
ਬੀਜਮੰਤ੍ਰੁਹਰਿਕੀਰਤਨੁਗਾਉ॥ਆਗੈਮਿਲੀਨਿਥਾਵੇਥਾਉ॥ਗੁਰਪੂਰੇਕੀਚਰਣੀ
ਲਾਗੁ॥ਜਨਮਜਨਮਕਾਸੋਇਆਜਾਗੁ॥੧॥ਹਰਿਹਰਿਜਾਪੁਜਪਲਾ॥ਗੁਰਕਿਰਪਾ
ਤੇਹਿਰਦੈਵਾਸੈਭਉਜਲੁਪਾਰਿਪਰਲਾ॥੧॥ਰਹਾਉ॥ਨਾਮੁਨਿਧਾਨੁਧਿਆਇਮਨਅ
ਟਲ॥ਤਾਛੂਟਹਿਮਾਇਆਕੇਪਟਲ॥ਗੁਰਕਾਸਬਦੁਅੰਮ੍ਰਿਤਰਸੁਪੀਉ॥ਤਾਤੇਰਾ
ਹੋਇਨਿਰਮਲਜੀਉ॥੨॥ਸੋਧਤਸੋਧਤਸੋਧਿਬੀਚਾਰਾ॥ਬਿਨੁਹਰਿਭਗਤਿਨਹੀਛੁ
ਟਕਾਰਾ॥ਸੋਹਰਿਭਜਨੁਸਾਧਕੈਸੰਗਿ॥ਮਨੁਤਨੁਰਾਪੈਹਰਿਕੈਰੰਗਿ॥੩॥ਛੋਡਿਸਿਆ
ਣਪਬਹੁਚਤੁਰਾਈ॥ਮਨਬਿਨੁਹਰਿਨਾਵੈਜਾਇਨਕਾਈ॥ਦਇਆਧਾਰੀਗੋਵਿਦ
ਗੁੋਸਾਈ॥ਹਰਿਹਰਿਨਾਨਕਟੇਕਟਿਕਾਈ॥੪॥੧੬॥੨੭॥ਰਾਮਕਲੀਮਹਲਾ੫
॥ਸੰਤਕੈਸੰਗਿਰਾਮਰੰਗਕੇਲ॥ਆਗੈਜਮਸਿਉਹੋਇਨਮੇਲ॥ਅਹੰਬੁਧਿ
ਕਾਭਇਆਬਿਨਾਸ॥ਦੁਰਮਤਿਹੋਈਸਗਲੀਨਾਸ॥੧॥ਰਾਮਨਾਮਗੁਣਗਾਇਪੰ
ਡਿਤ॥ਕਰਮਕਾਂਡਅਹੰਕਾਰੁਨਕਾਜੈਕੁਸਲਸੇਤੀਘਰਿਜਾਹਿਪੰਡਿਤ॥੧॥ਰਹਾਉ॥
ਹਰਿਕਾਜਸੁਨਿਧਿਲੀਆਲਾਭ॥ਪੂਰਨਭਏਮਨੋਰਥਸਾਭ॥ਦੁਖੁਨਾਠਾਸੁਖੁਘਰਮ
ਹਿਆਇਆ॥ਸੰਤਪ੍ਰਸਾਦਿਕਮਲੁਬਿਗਸਾਇਆ॥੨॥ਨਾਮਰਤਨੁਜਿਨਿਪਾਇ

ਆਦਾਨੁ॥ਤਿਸੁਜਨਨੋਹੋਏਸਗਲਨਿਧਾਨ॥ਸੰਤੋਖੁਆਇਆਮਨਿਪੂਰਾਪਾਇ॥ਫਿਰਿਫਿ
ਰਿਮਾਗਨਕਾਹੇਜਾਇ॥੩॥ਹਰਿਕੀਕਥਾਸੁਨਤਪਵਿਤਾ॥ਜਿਹਵਾਬਕਤਪਾਈਗਤਿਮਤਿ
ਸੋਪਰਵਾਣੁਜਿਸੁਰਿਦੈਵਸਾਈ॥ਨਾਨਕਤੇਜਨਊਤਮਭਾਈ॥੪॥੧੧॥੨੮॥ਰਾਮ
ਕਲੀਮਹਲਾ ੫ ॥ਗਹੁਕਰਿਪਕਰੀਨਆਈਹਾਥਿ॥ਪ੍ਰੀਤਿਕਰੀਚਾਲੀਨਹੀਸਾ
ਥਿ॥ਕਹੁਨਾਨਕਜਉਤਿਆਗਿਦਈ॥ਤਬਓਹਚਰਣੀਆਇਪਈ॥੧॥ਸੁਣਿਸੰਤ
ਹੁਨਿਰਮਲਬੀਚਾਰ॥ਰਾਮਨਾਮਬਿਨੁਗਤਿਨਹੀਕਾਈਗੁਰੁਪੂਰਾਭੇਟਤਉਧਾਰ॥੧॥ਰ
ਹਾਉ॥ਜਬਉਸਕਉਕੋਈਦੇਵੈਮਾਨੁ॥ਤਬਆਪਸਊਪਰਿਰਖੈਗੁਮਾਨੁ॥ਜਬਉਸ
ਕਉਕੋਈਮਨਪਰਹਰੈ॥ਤਬਓਹਸੇਵਕਸੇਵਾਕਰੈ॥੨॥ਮੁਖਿਬੇਰਾਵੈਅੰਤਿਠਗਾਵੈ
॥ਇਕਤੁਠਉਰਓਹਕਹੀਨਸਮਾਵੈ॥ਉਨਿਮੋਹੇਬਹੁਤੇਬ੍ਰਹਮੰਡ॥ਰਾਮਜਨੀਕੀਨੀਖੰਡਖੰ
ਡ॥੩॥ਜੋਮਾਗੈਸੋਭੂਖਾਰਹੈ॥ਇਸੁਸੰਗਿਰਾਚੈਸੁਕਛੂਨਲਹੈ॥ਇਸਹਿਤਿਆਗਿ
ਸਤਸੰਗਤਿਕਰੈ॥ਵਡਭਾਗੀਨਾਨਕਓਹੁਤਰੈ॥੪॥੧੮॥੨੯॥ਰਾਮਕਲੀਮਹਲਾ
੫ ॥ਆਤਮਰਾਮੁਸਰਬਮਹਿਪੇਖੁ॥ਪੂਰਨਪੂਰਿਰਹਿਆਪ੍ਰਭਏਕੁ॥ਰਤਨੁ
ਅਮੋਲੁਰਿਦੇਮਹਿਜਾਨੁ॥ਅਪਣੀਵਸਤੁਤੂਆਪਿਪਛਾਨੁ॥੧॥ਪੀਅੰਮ੍ਰਿਤੁਸੰ
ਤਨਪ੍ਰਸਾਦਿ॥ਵਡੇਭਾਗਹੋਵਹਿਤਉਪਾਈਐਬਿਨੁਜਿਹਵਾਕਿਆਜਾਣੈਸੁਆ
ਦੁ॥੧॥ਰਹਾਉ॥ਅਠਦਸਬੇਦਸੁਨੇਕਹਡੋਰਾ॥ਕੋਟਿਪ੍ਰਗਾਸਨਦਿਸੈਅੰਧੇਰਾ॥ਪਸੂ
ਪਰੀਤਿਘਾਸਸੰਗਿਰਚੈ॥ਜਿਸੁਨਹੀਬੁਝਾਵੈਸੋਕਿਤੁਬਿਧਿਬੁਝੈ॥੨॥ਜਾਨਣ
ਹਾਰੁਰਹਿਆਪ੍ਰਭੁਜਾਨਿ॥ਓਤਿਪੋਤਿਭਗਤਨਸੰਗਾਨਿ॥ਬਿਗਸਿਬਿਗਸਿਅਪੁ
ਪ੍ਰਭੁਗਾਵਹਿ॥ਨਾਨਕਤਿਨਜਮਨੇੜਿਨਆਵਹਿ॥੩॥੧੯॥੩੦॥ਰਾਮਕਲੀਮ
ਹਲਾ ੫ ॥ਦੀਨੋਨਾਮੁਕੀਓਪਵਿਤੁ॥ਹਰਿਧਨੁਰਾਸਿਨਿਰਾਸਇਹਬਿਤੁ॥
ਕਾਟੀਬੰਧਿਹਰਿਸੇਵਾਲਾਏ॥ਹਰਿਹਰਿਭਗਤਿਰਾਮਗੁਣਗਾਏ॥੧॥ਬਾਜੇਅਨਹ
ਦਬਾਜਾ॥ਰਸਕਿਰਸਕਿਗੁਣਗਾਵਹਿਹਰਿਜਨਅਪਨੈਗੁਰਦੇਵਿਨਿਵਾਜਾ॥੧॥
ਰਹਾਉ॥ਆਇਬਨਿਓਪੂਰਬਲਾਭਾਗੁ॥ਜਨਮਜਨਮਕਾਸੋਇਆਜਾਗੁ॥ਗ
ਈਗਿਲਾਨਿਸਾਧਕੈਸੰਗਿ॥ਮਨੁਤਨੁਰਾਤੋਹਰਿਕੈਰੰਗਿ॥੨॥ਰਾਖੇਰਾਖਨਹਾਰਦ

ਇਆਲ॥ਨਾਕਿਛੁਸੇਵਾਨਾਕਿਛੁਘਾਲ॥ਕਰਿਕਿਰਪਾਪ੍ਰਭਿਕੀਨੀਦਇਆ॥ਬੂਡਤ
ਦੁਖਮਹਿਕਾਢਿਲਇਆ॥੩॥ਸੁਣਿਸੁਣਿਉਪਜਿਓਮਨਮਹਿਚਾਉ॥ਆਠਪਹ
ਰਹਰਿਕੇਗੁਣਗਾਉ॥ਗਾਵਤਗਾਵਤਪਰਮਗਤਿਪਾਈ॥ਗੁਰਪ੍ਰਸਾਦਿਨਾਨਕਲਿ
ਵਲਾਈ॥੪॥੨੦॥੩੧॥ਰਾਮਕਲੀਮਹਲਾ ੫ ॥ਕਉਡੀਬਦਲੈਤਿਆ
ਗੈਰਤਨੁ॥ਛੋਡਿਜਾਇਤਾਹੂਕਾਜਤਨੁ॥ਸੋਸੰਚੈਜੋਹੋਛੀਬਾਤ॥ਮਾਇਆਮੋਹਿਆ
ਟੇਢਉਜਾਤ॥੧॥ਅਭਾਗੇਤੈਲਾਜਨਾਹੀ॥ਸੁਖਸਾਗਰਪੂਰਨਪਰਮੇਸਰੁਹਰਿਨਚੇਤਿ
ਓਮਨਮਾਹੀ॥੧॥ਰਹਾਉ॥ਅੰਮ੍ਰਿਤੁਕਉਰਾਬਿਖਿਆਮੀਠੀ॥ਸਾਕਤਕੀਬਿਧਿਨੈ
ਨਹੁਡੀਠੀ॥ਕੂੜਿਕਪਟਿਅਹੰਕਾਰਿਰੀਝਾਨਾ॥ਨਾਮੁਸੁਨਤਜਨੁਬਿਛੂਅਡਸਾਨਾ
॥੨॥ਮਾਇਆਕਾਰਣਿਸਦਹੀਝੂਰੈ॥ਮਨਿਮੁਖਿਕਬਹਿਨਉਸਤਤਿਕਰੈ॥ਨਿਰਭ
ਉਨਿਰੰਕਾਰਦਾਤਾਰੁ॥ਤਿਸੁਸਿਉਪ੍ਰੀਤਿਨਕਰੈਗਵਾਰੁ॥੩॥ਸਭਸਾਹਾਸਿਰਿਸਾਚਾ
ਸਾਹੁ॥ਵੇਮੁਹਤਾਜੁਪੂਰਾਪਾਤਸਾਹੁ॥ਮੋਹਮਗਨਲਪਟਿਓਭ੍ਰਮਗਿਰਹ॥ਨਾਨਕਤ
ਰੀਐਤੇਰੀਮਿਹਰ॥੪॥੨੧॥੩੨॥ਰਾਮਕਲੀਮਹਲਾ ੫ ॥ਰੈਣਿਦਿਨ
ਸੁਜਪਉਹਰਿਨਾਉ॥ਆਗੈਦਰਗਹਪਾਵਉਥਾਉ॥ਸਦਾਅਨੰਦੁਨਹੋਵੀਸੋਗੁ॥
ਕਬਹੂਨਬਿਆਪੈਹਉਮੈਰੋਗੁ॥੧॥ਖੋਜਹੁਸੰਤਹੁਹਰਿਬ੍ਰਹਮਗਿਆਨੀ॥ਬਿਸਮ
ਨਬਿਸਮਭਏਬਿਸਮਾਦਾਪਰਮਗਤਿਪਾਵਹਿਹਰਿਸਿਮਰਿਪਰਾਨੀ॥੧॥ਰਹਾਉ
॥ਗਨਿਮਿਨਿਦੇਖਹੁਸਗਲਬੀਚਾਰਿ॥ਨਾਮਬਿਨਾਕੋਸਕੈਨਤਾਰਿ॥ਸਗਲਉਪਾ
ਵਨਚਾਲਹਿਸੰਗਿ॥ਭਵਜਲੁਤਰੀਐਪ੍ਰਭਕੈਰੰਗਿ॥੨॥ਦੇਹੀਧੋਇਨਉਤਰੈਮੈ
ਲੁ॥ਹਉਮੈਬਿਆਪੈਦੁਬਿਧਾਫੈਲੁ॥ਹਰਿਹਰਿਅਉਖਧੁਜੋਜਨੁਖਾਇ॥ਤਾਕਾ
ਰੋਗੁਸਗਲਮਿਟਿਜਾਇ॥੩॥ਕਰਿਕਿਰਪਾਪਾਰਬ੍ਰਹਮਦਇਆਲ॥ਮਨਤੇ
ਕਬਹੂਨਬਿਸਰੁਗੋੁਪਾਲ॥ਤੇਰੇਦਾਸਕੀਹੋਵਾਧੂਰਿ॥ਨਾਨਕਕੀਪ੍ਰਭਸਰਧਾਪੂਰਿ॥
੪॥੨੨॥੩੩॥ਰਾਮਕਲੀਮਹਲਾ ੫ ॥ਤੇਰੀਸਰਣਿਪੂਰੇਗੁਰਦੇਵ॥ਤੁਧੁ
ਬਿਨੁਦੂਜਾਨਾਹੀਕੋਇ॥ਤੂਸਮਰਥੁਪੂਰਨਪਾਰਬ੍ਰਹਮੁ॥ਸੋਧਿਆਏਪੂਰਾਜਿਸੁਕ
ਰਮੁ॥੧॥ਤਰਣਤਾਰਣਪ੍ਰਭਤੇਰੋਨਾਉ॥ਏਕਾਸਰਣਿਗਹੀਮਨਮੇਰੈਤੁਧੁਬਿਨੁਦੂਜਾ

ਨਾਹੀਠਾਉ॥੧॥ਰਹਾਉ॥ਜਾਪਿਜਾਪਿਜੀਵਾਤੇਰਾਨਾਉ॥ਆਗੈਦਰਗਹਪਾਵਉਠਾਉ
॥ਦੂਖੁਅੰਧੇਰਾਮਨਤੇਜਾਇ॥ਦੁਰਮਤਿਬਿਨਸੈਰਾਚੈਹਰਿਨਾਇ॥੨॥ਚਰਨਕਮਲ
ਸਿਉਲਾਗੀਪ੍ਰੀਤਿ॥ਗੁਰਪੂਰੇਕੀਨਿਰਮਲਰੀਤਿ॥ਭਉਭਾਗਾਨਿਰਭਉਮਨਿਬਸੈ
॥ਅੰਮ੍ਰਿਤਨਾਮੁਰਸਨਾਨਿਤਜਪੈ॥੩॥ਕੋਟਿਜਨਮਕੇਕਾਟੇਫਾਹੇ॥ਪਾਇਆਲਾਭੁ
ਸਚਾਧਨੁਲਾਹੇ॥ਤੋਟਿਨਆਵੈਅਖੁਟਭੰਡਾਰ॥ਨਾਨਕਭਗਤਸੋਹਹਿਹਰਿਦੁਆ
ਰ॥੪॥੨੩॥੩੪॥ਰਾਮਕਲੀਮਹਲਾ੫ ॥ਰਤਨਜਵੇਹਰਨਾਮ॥ਸਤੁ
ਸੰਤੋਖੁਗਿਆਨ॥ਸੂਖਸਹਜਦਇਆਕਾਪੋਤਾ॥ਹਰਿਭਗਤਾਹਵਾਲੈਸੋਤਾ॥੧॥
ਮੇਰੇਰਾਮਕੋਭੰਡਾਰੁ॥ਖਾਤਖਰਚਿਕਛੁਤੋਟਿਨਆਵੈਅੰਤੁਨਹੀਹਰਿਪਾਰਾਵਾਰੁ॥
੧॥ਰਹਾਉ॥ਕੀਰਤਨੁਨਿਰਮੋਲਕਹੀਰਾ॥ਆਨੰਦਗੁਣੀਗਹੀਰਾ॥ਅਨਹਦਬਾ
ਣੀਪੂੰਜੀ॥ਸੰਤਨਹਥਿਰਾਖੀਕੂੰਜੀ॥੨॥ਸੁੰਨਸਮਾਧਿਗੁਫਾਤਹਆਸਨੁ॥ਕੇਵ
ਲਬ੍ਰਹਮਪੂਰਨਤਹਬਾਸਨੁ॥ਭਗਤਸੰਗਿਪ੍ਰਭੁਗੋਸਟਿਕਰਤ॥ਤਹਹਰਖਨ
ਸੋਗਨਜਨਮਨਮਰਤ॥੩॥ਕਰਿਕਿਰਪਾਜਿਸੁਆਪਿਦਿਵਾਇਆ॥ਸਾਧ
ਸੰਗਿਤਿਨਿਹਰਿਧਨੁਪਾਇਆ॥ਦਇਆਲਪੁਰਖਨਾਨਕਅਰਦਾਸਿ॥ਹਰਿ
ਮੇਰੀਵਰਤਣਿਹਰਿਮੇਰੀਰਾਸਿ॥੪॥੨੪॥੩੫॥ਰਾਮਕਲੀਮਹਲਾ੫
॥ਮਹਿਮਾਨਜਾਨਹਿਬੇਦ॥ਬ੍ਰਹਮੇਨਹੀਜਾਨਹਿਭੇਦ॥ਅਵਤਾਰਨਜਾਨਹਿ
ਅੰਤੁ॥ਪਰਮੇਸਰੁਪਾਰਬ੍ਰਹਮਬੇਅੰਤੁ॥੧॥ਅਪਨੀਗਤਿਆਪਿਜਾਨੈ॥ਸੁਣਿਸੁਣਿਅ
ਵਰਵਖਾਨੈ॥੧॥ਰਹਾਉ॥ਸੰਕਰਾਨਹੀਜਾਨਹਿਭੇਵਾ॥ਖੋਜਤਹਾਰੇਦੇਵਾ॥ਦੇਵੀਆਨਹੀ
ਜਾਨੈਮਰਮਾ॥ਸਭਊਪਰਿਅਲਖਪਾਰਬ੍ਰਹਮਾ॥੨॥ਅਪਨੈਰੰਗਿਕਰਤਾਕੇਲ॥ਆ
ਪਿਬਿਛੋਰੈਆਪੇਮੇਲ॥ਇਕਿਭਰਮੇਇਕਿਭਗਤੀਲਾਏ॥ਅਪਣਾਕੀਆਆਪਿ
ਜਣਾਏ॥੩॥ਸੰਤਨਕੀਸੁਣਿਸਾਚੀਸਾਖੀ॥ਸੋਬੋਲਹਿਜੋਪੇਖਹਿਆਖੀ॥ਨਹੀਲੇ
ਪੁਤਿਸੁਪੁੰਨਿਨਪਾਪਿ॥ਨਾਨਕਕਾਪ੍ਰਭੁਆਪੇਆਪਿ॥੪॥੨੫॥੩੬॥ਰਾਮਕਲੀਮ
ਹਲਾ੫ ॥ਕਿਛਹੂਕਾਜੁਨਕੀਓਜਾਨਿ॥ਸੁਰਤਿਮਤਿਨਾਹੀਕਿਛੁਗਿਆਨਿ॥
ਜਾਪਤਾਪਸੀਲਨਹੀਧਰਮ॥ਕਿਛੂਨਜਾਨਉਕੈਸਾਕਰਮ॥੧॥ਠਾਕੁਰਪ੍ਰੀਤਮਪ੍ਰਭ

॥ਤੁਝਬਿਨੁਦੂਜਾਅਵਰੁਨਕੋਈਭੂਲਹਚੂਕਹਪ੍ਰਭਤੇਰੇ॥੧॥ਰਹਾਉ॥ਰਿਧਿਨਬੁਧਿ ੪੫੬
ਨਸਿਧਿਪ੍ਰਗਾਸੁ॥ਬਿਖੈਬਿਆਧਿਕੇਗਾਵਮਹਿਬਾਸੁ॥ਕਰਣਹਾਰਮੇਰੇਪ੍ਰਭਏਕਾ॥
ਨਾਮਤੇਰੇਕੀਮਨਮਹਿਟੇਕਾ॥੨॥ਸੁਣਿਸੁਣਿਜੀਵਉਮਨਿਇਹੁਬਿਸ੍ਰਾਮੁ॥ਪਾਪਖੰਡ
ਨਪ੍ਰਭਤੇਰੋਨਾਮੁ॥ਤੂਅਗਨਤੁਜੀਅਕਾਦਾਤਾ॥ਜਿਸਹਿਜਣਾਵਹਿਤਿਨਿਤੂਜਾਤ
ਾ॥੩॥ਜੋਉਪਾਇਓਤਿਸੁਤੇਰੀਆਸ॥ਸਗਲਅਰਾਧਹਿਪ੍ਰਭਗੁਣਤਾਸ॥ਨਾਨਕਦਾ
ਸਤੇਰੈਕੁਰਬਾਣੁ॥ਬੇਅੰਤਸਾਹਿਬੁਮੇਰਾਮਿਹਰਵਾਣੁ॥੪॥੨੬॥੩੭॥ਰਾਮਕਲੀ
ਮਹਲਾ੫ ॥ਰਾਖਨਹਾਰਦਇਆਲ॥ਕੋਟਿਭਵਖੰਡੇਨਿਮਖਖਿਆਲ॥
ਸਗਲਅਰਾਧਹਿਜੰਤ॥ਮਿਲੀਐਪ੍ਰਭਗੁਰਮਿਲਿਮੰਤ॥੧॥ਜੀਅਨਕੋਦਾਤਾਮੇ
ਰਾਪ੍ਰਭੁ॥ਪੂਰਨਪਰਮੇਸੁਰਸੁਆਮੀਘਟਿਘਟਿਰਾਤਾਮੇਰਾਪ੍ਰਭੁ॥੧॥ਰਹਾਉ॥ਤਾਕੀ
ਗਹੀਮਨਓਟ॥ਬੰਧਨਤੇਹੋਈਛੋਟ॥ਹਿਰਦੈਜਪਿਪਰਮਾਨੰਦ॥ਮਨਮਾਹਿਭਏਅ
ਨੰਦ॥੨॥ਤਾਰਣਤਰਣਹਰਿਸਰਣ॥ਜੀਵਨਰੂਪਹਰਿਚਰਣ॥ਸੰਤਨਕੇਪ੍ਰਾਣਅ
ਧਾਰ॥ਊਚੇਤੇਊਚਅਪਾਰ॥੩॥ਸੁਮਤਿਸਾਰੁਜਿਤੁਹਰਿਸਿਮਰੀਜੈ॥ਕਰਿਕਿਰਪਾ
ਜਿਸੁਆਪੇਦੀਜੈ॥ਸੂਖਸਹਜਆਨੰਦਹਰਿਨਾਉ॥ਨਾਨਕਜਪਿਆਗੁਰਮਿਲਿਨ
ਾਉ॥੪॥੨੭॥੩੮॥ਰਾਮਕਲੀਮਹਲਾ੫ ॥ਸਗਲਸਿਆਨਪਛਾਡਿ॥
ਕਰਿਸੇਵਾਸੇਵਕਸਾਜਿ॥ਅਪਨਾਆਪੁਸਗਲਮਿਟਾਇ॥ਮਨਚਿੰਦੇਸੇਈਫਲਪ
ਾਇ॥੧॥ਹੋਹੁਸਾਵਧਾਨਅਪੁਨੇਗੁਰਸਿਉ॥ਆਸਾਮਨਸਾਪੂਰਨਹੋਵੈਪਾਵਹਿਸਗ
ਲਨਿਧਾਨਗੁਰਸਿਉ॥੧॥ਰਹਾਉ॥ਦੂਜਾਨਹੀਜਾਨੈਕੋਇ॥ਸਤਗੁਰੁਨਿਰੰਜਨੁਸੋਇ
॥ਮਾਨੁਖਕਾਕਰਿਰੂਪੁਨਜਾਨੁ॥ਮਿਲੀਨਿਮਾਨੇਮਾਨੁ॥੨॥ਗੁਰਕੀਹਰਿਟੇਕਟਿਕਾਇ॥
ਅਵਰਆਸਾਸਭਲਾਹਿ॥ਹਰਿਕਾਨਾਮੁਮਾਗੁਨਿਧਾਨੁ॥ਤਾਦਰਗਹਪਾਵਹਿਮਾਨੁ॥
੩॥ਗੁਰਕਾਬਚਨੁਜਪਿਮੰਤੁ॥ਏਹਾਭਗਤਿਸਾਰਤਤੁ॥ਸਤਿਗੁਰਭਏਦਇਆਲ॥
ਨਾਨਕਦਾਸਨਿਹਾਲ॥੪॥੨੮॥੩੯॥ਰਾਮਕਲੀਮਹਲਾ੫ ॥ਹੋਵੈਸੋਈ
ਭਲਮਾਨੁ॥ਆਪਨਾਤਜਿਅਭਿਮਾਨੁ॥ਦਿਨੁਰੈਨਿਸਦਾਗੁਨਗਾਉ॥ਪੂਰਨਏਹੀਸੁ
ਆਉ॥੧॥ਆਨੰਦਕਰਿਸੰਤਹਰਿਜਪਿ॥ਛਾਡਿਸਿਆਨਪਬਹੁਚਤੁਰਾਈਗੁਰਕਾ

ਜਪਿਮੰਤ੍ਰੁਨਿਰਮਲਾ॥੧॥ਰਹਾਉ॥ਏਕਕੀਕਰਿਆਸਭੀਤਰਿ॥ਨਿਰਮਲਜਪਿਨਾਮੁ
ਹਰਿਹਰਿ॥ਗੁਰਕੇਚਰਨਨਮਸਕਾਰਿ॥ਭਵਜਲੁਉਤਰਹਿਪਾਰਿ॥੨॥ਦੇਵਨਹਾਰਦਾਤ
ਾਰ॥ਅੰਤੁਨਪਾਰਾਵਾਰ॥ਜਾਕੈਘਰਿਸਰਬਨਿਧਾਨ॥ਰਾਖਨਹਾਰਨਿਦਾਨ॥੩॥ਨਾਨਕ
ਪਾਇਆਏਹੁਨਿਧਾਨ॥ਹਰੇਹਰਿਨਿਰਮਲਨਾਮ॥ਜੋਜਪੈਤਿਸਕੀਗਤਿਹੋਇ॥ਨਾਨ
ਕਕਰਮਿਪਰਾਪਤਿਹੋਇ॥੪॥੨੯॥੪੦॥ਰਾਮਕਲੀਮਹਲਾ ੫ ॥ਦੁਲਭ
ਦੇਹਸਵਾਰਿ॥ਜਾਹਿਨਦਰਗਹਹਾਰਿ॥ਹਲਤਿਪਲਤਿਤੁਧੁਹੋਇਵਡਿਆਈ॥
ਅੰਤਕੀਬੇਲਾਲਏਛਡਾਈ॥੧॥ਰਾਮਕੇਗੁਨਗਾਉ॥ਹਲਤੁਪਲਤੁਹੋਹਿਦੋਵੈ
ਸੁਹੇਲੇਅਚਰਜਪੁਰਖੁਧਿਆਉ॥੧॥ਰਹਾਉ॥ਊਠਤਬੈਠਤਹਰਿਜਾਪੁ॥ਬਿਨਸੈ
ਸਗਲਸੰਤਾਪੁ॥ਬੈਰੀਸਭਿਹੋਵਹਿਮੀਤ॥ਨਿਰਮਲੁਤੇਰਾਹੋਵੈਚੀਤ॥੨॥ਸਭਤੇ
ਊਤਮਇਹੁਕਰਮੁ॥ਸਗਲਧਰਮਮਹਿਸ੍ਰੇਸਟਧਰਮੁ॥ਹਰਿਸਿਮਰਨਿਤੇਰਾਹੋਇਉ
ਧਾਰੁ॥ਜਨਮਜਨਮਕਾਉਤਰੈਭਾਰੁ॥੩॥ਪੂਰਨਤੇਰੀਹੋਵੈਆਸ॥ਜਮਕੀਕਟੀਐਤੇ
ਰੀਫਾਸ॥ਗੁਰਕਾਉਪਦੇਸੁਸੁਨੀਜੈ॥ਨਾਨਕਸੁਖਿਸਹਜਿਸਮੀਜੈ॥੪॥੩੦॥੪੧॥
ਰਾਮਕਲੀਮਹਲਾ ੫ ॥ਜਿਸਕੀਤਿਸਕੀਕਰਿਮਾਨੁ॥ਆਪਨਲਾਹਿਗੁਮਾ
ਨੁ॥ਜਿਸਕਾਤੂਤਿਸਕਾਸਭੁਕੋਇ॥ਤਿਸਹਿਅਰਾਧਿਸਦਾਸੁਖੁਹੋਇ॥੧॥ਕਾਹੇਭ੍ਰਮਿ
ਭ੍ਰਮਹਿਬਿਗਾਨੇ॥ਨਾਮਬਿਨਾਕਿਛੁਕਾਮਿਨਆਵੈਮੇਰਾਮੇਰਾਕਰਿਬਹੁਤੁਪਛੁਤਾਨੇ
॥੧॥ਰਹਾਉ॥ਜੋਜੋਕਰੈਸੋਈਮਾਨਿਲੇਹੁ॥ਬਿਨੁਮਾਨੇਰਲਿਹੋਵਹਿਖੇਹ॥ਤਿਸਕਾਭਾਣਾ
ਲਾਗੈਮੀਠਾ॥ਗੁਰਪ੍ਰਸਾਦਿਵਿਰਲੇਮਨਿਵੂਠਾ॥੨॥ਵੇਪਰਵਾਹੁਅਗੋਚਰੁਆਪਿ
॥ਆਠਪਹਰਮਨਤਾਕਉਜਾਪਿ॥ਜਿਸੁਚਿਤਿਆਏਬਿਨਸਹਿਦੁਖਾ॥ਹਲਤਿਪ
ਲਤਿਤੇਰਾਊਜਲਮੁਖਾ॥੩॥ਕਉਨਕਉਨਉਧਰੇਗੁਨਗਾਇ॥ਗਨਣੁਨਜਾਈਕੀ
ਮਨਪਾਇ॥ਬੂਡਤਲੋਹਸਾਧਸੰਗਿਤਰੈ॥ਨਾਨਕਜਿਸਹਿਪਰਾਪਤਿਕਰੈ॥੪॥੩੧॥੪
੨॥ ਰਾਮਕਲੀਮਹਲਾ ੫ ॥ਮਨਮਾਹਿਜਾਪਿਭਗਵੰਤੁ॥ਗੁਰਿਪੂਰੈਇਹੁਦੀ
ਨੋਮੰਤੁ॥ਮਿਟੇਸਗਲਭੈਤ੍ਰਾਸ॥ਪੂਰਨਹੋਈਆਸ॥੧॥ਸਫਲਸੇਵਾਗੁਰਦੇਵਾ॥ਕੀ
ਮਤਿਕਿਛੁਕਹਣੁਨਜਾਈਸਾਚੇਸਚੁਅਲਖਅਭੇਵਾ॥੧॥ਰਹਾਉ॥ਕਰਨਕਰਾ

ਆਪਿ॥ਤਿਸਕਉਸਦਾਮਨਜਾਪਿ॥ਤਿਸਕੀਸੇਵਾਕਰਿਨੀਤ॥ਸਚੁਸਹਜੁਸੁਖੁਪਾਵ
ਹਿਮੀਤ॥੨॥ਸਾਹਿਬੁਮੇਰਾਅਤਿਭਾਰਾ॥ਖਿਨਮਹਿਥਾਪਿਉਥਾਪਨਹਾਰਾ॥ਤਿਸੁਬਿ
ਨੁਅਵਰੁਨਕੋਈ॥ਜਨਕਾਰਾਖਾਸੋਈ॥੩॥ਕਰਿਕਿਰਪਾਅਰਦਾਸਿਸੁਣੀਜੈ॥ਅਪ
ਣੇਸੇਵਕਕਉਦਰਸਨੁਦੀਜੈ॥ਨਾਨਕਜਾਪੀਜਪੁਜਾਪੁ॥ਸਭਤੇਊਚਜਾਕਾਪਰਤਾਪੁ
॥੪॥੩੨॥੪੩॥ਰਾਮਕਲੀਮਹਲਾ ੫ ॥ਬਿਰਥਾਭਰਵਾਸਾਲੋਕ॥ਠਾਕੁ
ਰਪ੍ਰਭਤੇਰੀਟੇਕ॥ਅਵਰਛੂਟੀਸਭਆਸ॥ਅਚਿੰਤਠਾਕੁਰਭੇਟੇਗੁਣਤਾਸ॥੧॥ਏਕੋ
ਨਾਮੁਧਿਆਇਮਨਮੇਰੇ॥ਕਾਰਜੁਤੇਰਾਹੋਵੈਪੂਰਾਹਰਿਹਰਿਹਰਿਗੁਣਗਾਇਮਨਮੇਰੇ॥
॥ਰਹਾਉ॥ਤੁਮਹੀਕਾਰਨਕਰਨ॥ਚਰਨਕਮਲਹਰਿਸਰਨ॥ਮਨਿਤਨਿਹਰਿਓਹੀਧਿ
ਆਇਆ॥ਆਨੰਦਹਰਿਰੂਪਦਿਖਾਇਆ॥੨॥ਤਿਸਹੀਕੀਓਟਸਦੀਵ॥ਜਾਕੇ
ਕੀਨੇਹੈਜੀਵ॥ਸਿਮਰਤਹਰਿਕਰਤਨਿਧਾਨ॥ਰਾਖਨਹਾਰਨਿਦਾਨ॥੩॥ਸਰਬਕੀਰੇ
ਣਹੋਵੀਜੈ॥ਆਪੁਮਿਟਾਈਐਮਿਲੀਜੈ॥ਅਨਦਿਨੁਧਿਆਈਐਨਾਮੁ॥ਸਫਲਨਾਨਕ
ਇਹੁਕਾਮੁ॥੪॥੩੩॥੪੪॥ਰਾਮਕਲੀਮਹਲਾ ੫ ॥ਕਾਰਨਕਰਨਕਰੀਮ॥
ਸਰਬਪ੍ਰਤਿਪਾਲਰਹੀਮ॥ਅਲਹਅਲਖਅਪਾਰ॥ਖੁਦਿਖੁਦਾਇਵਡਬੇਸੁਮਾ
ਰ॥੧॥ਓੁਂਨਮੋਭਗਵੰਤਗੁਸਾਈ॥ਖਾਲਕੁਰਵਿਰਹਿਆਸਰਬਠਾਈ॥੧॥ਰਹਾਉ॥
ਜਗੰਨਾਥਜਗਜੀਵਨਮਾਧੋ॥ਭਉਭੰਜਨਰਿਦਮਾਹਿਅਰਾਧੋ॥ਰਿਖੀਕੇਸਗੋਪਾਲ
ਗੋੁਵਿੰਦ॥ਪੂਰਨਸਰਬਤ੍ਰਮੁਕੰਦ॥੨॥ਮਿਹਰਵਾਨਮਉਲਾਤੂਹੀਏਕ॥ਪੀਰਪੈਕਾਂ
ਬਰਸੇਖ॥ਦਿਲਾਕਾਮਾਲਕੁਕਰੇਹਾਕੁ॥ਕੁਰਾਨਕਤੇਬਤੇਪਾਕੁ॥੩॥ਨਾਰਾਇਣਨਰ
ਹਰਦਇਆਲ॥ਰਮਤਰਾਮਘਟਘਟਆਧਾਰ॥ਬਾਸੁਦੇਵਬਸਤਸਭਠਾਇ॥
ਲੀਲਾਕਿਛੁਲਖੀਨਜਾਇ॥੪॥ਮਿਹਰਦਇਆਕਰਿਕਰਨੈਹਾਰ॥ਭਗਤਿਬੰਦਗੀ
ਦੇਹਿਸਿਰਜਣਹਾਰ॥ਕਹੁਨਾਨਕਗੁਰਿਖੋਏਭਰਮ॥ਏਕੋਅਲਹੁਪਾਰਬ੍ਰਹਮ॥੫॥
੩੪॥੪੫॥ਰਾਮਕਲੀਮਹਲਾ ੫ ॥ਕੋਟਿਜਨਮਕੇਬਿਨਸੇਪਾਪ॥ਹਰਿਹਰਿ
ਜਪਤਨਾਹੀਸੰਤਾਪ॥ਗੁਰਕੇਚਰਨਕਮਲਮਨਿਵਸੇ॥ਮਹਾਬਿਕਾਰਤਨਤੇਸਭਿਨਸੇ
॥੧॥ਗੋਪਾਲਕੋਜਸੁਗਾਉਪ੍ਰਾਣੀ॥ਅਕਥਕਥਾਸਾਚੀਪ੍ਰਭਪੂਰਨਜੋਤੀਜੋਤਿਸਮਾਣੀ॥

੧॥ਰਹਾਉ॥ਤ੍ਰਿਸਨਾਬੂਝਸਭਨਾਸੀ॥ਸੰਤਪ੍ਰਸਾਦਿਜਪਿਆਅਬਿਨਾਸੀ॥ਰੈਨਿਦਿਨਸੁ
ਪ੍ਰਭਸੇਵਕਮਾਨੀ॥ਹਰਿਮਿਲਣੈਕੀਏਹਨੀਸਾਨੀ॥੨॥ਮਿਟੇਜੰਜਾਲਹੋਏਪ੍ਰਭਦਇਆ
ਲਾ॥ਗੁਰਕਾਦਰਸਨੁਦੇਖਿਨਿਹਾਲਾ॥ਪਰਾਪੂਰਬਲਾਕਰਮੁਬਣਿਆਇਆ॥ਹਰਿਕੇ
ਗੁਣਨਿਤਰਸਨਾਗਾਇਆ॥੩॥ਹਰਿਕੇਸੰਤਸਦਾਪਰਵਾਣੁ॥ਸੰਤਜਨਾਮਸਤਕਿਨੀ
ਸਾਣੁ॥ਦਾਸਕੀਰੇਣੁਪਾਏਜੇਕੋਇ॥ਨਾਨਕਤਿਸਕੀਪਰਮਗਤਿਹੋਇ॥੪॥੩੫॥੪੬॥
ਰਾਮਕਲੀਮਹਲਾ੫ ॥ਦਰਸਨਕਉਜਾਈਐਕੁਰਬਾਨੁ॥ਚਰਨਕਮਲਹਿਰ
ਦੈਧਰਿਧਿਆਨੁ॥ਧੂਰਿਸੰਤਨਕੀਮਸਤਕਿਲਾਇ॥ਜਨਮਜਨਮਕੀਦੁਰਮਤਿਮਲੁਜਾ
ਇ॥੧॥ਜਿਸੁਭੇਟਤਮਿਟੈਅਭਿਮਾਨੁ॥ਪਾਰਬ੍ਰਹਮੁਸਭੁਨਦਰੀਆਵੈਕਰਿਕਿਰਪਾਪੂਰ
ਨਭਗਵਾਨ॥੧॥ਰਹਾਉ॥ਗੁਰਕੀਕੀਰਤਿਜਪੀਐਹਰਿਨਾਉ॥ਗੁਰਕੀਭਗਤਿਸਦਾ
ਗੁਣਗਾਉ॥ਗੁਰਕੀਸੁਰਤਿਨਿਕਟਿਕਰਿਜਾਨੁ॥ਗੁਰਕਾਸਬਦੁਸਤਿਕਰਿਮਾਨੁ॥੨॥
॥ਗੁਰਬਚਨੀਸਮਸਰਿਸੁਖਦੂਖ॥ਕਦੇਨਬਿਆਪੈਤ੍ਰਿਸਨਾਭੂਖ॥ਮਨਿਸੰਤੋਖੁਸਬ
ਦਿਗੁਰਰਾਜੇ॥ਜਪਿਗੋਬਿੰਦੁਪੜਦੇਸਭਿਕਾਜੇ॥੩॥ਗੁਰੁਪਰਮੇਸਰੁਗੁਰੁਗੋਵਿੰਦੁ
ਗੁਰੁਦਾਤਾਦਇਆਲਬਖਸਿੰਦੁ॥ਗੁਰਚਰਨੀਜਾਕਾਮਨੁਲਾਗਾ॥ਨਾਨਕਦਾਸਤਿ
ਸੁਪੂਰਨਭਾਗਾ॥੪॥੩੬॥੪੭॥ਰਾਮਕਲੀਮਹਲਾ੫ ॥ਕਿਸੁਭਰਵਾਸੈਬਿਚ
ਰਹਿਭਵਨ॥ਮੂੜ੍ਹਮੁਗਧਤੇਰਾਸੰਗੀਕਵਨ॥ਰਾਮੁਸੰਗੀਤਿਸੁਗਤਿਨਹੀਜਾਨਹਿ॥ਪੰ
ਚਬਟਵਾਰੇਸੇਮੀਤਕਰਿਮਾਨਹਿ॥੧॥ਸੋਘਰੁਸੇਵਿਜਿਤੁਉਧਰਹਿਮੀਤ॥ਗੁਣਗੋਵਿੰ
ਦਰਵੀਅਹਿਦਿਨੁਰਾਤੀ॥ਸਾਧਸੰਗਿਕਰਿਮਨਕੀਪ੍ਰੀਤਿ॥੧॥ਰਹਾਉ॥ਜਨਮੁਬਿਹਾਨੋ
ਅਹੰਕਾਰਿਅਰੁਵਾਦਿ॥ਤ੍ਰਿਪਤਿਨਆਵੈਬਿਖਿਆਸਾਦਿ॥ਭਰਮਤਭਰਮਤਮਹਾ
ਦੁਖੁਪਾਇਆ॥ਤਰੀਨਜਾਈਦੁਤਰਮਾਇਆ॥੨॥ਕਾਮਿਨਆਵੈਸੁਕਾਰਕਮਾਵੈ
ਆਪਿਬੀਜਿਆਪੇਹੀਖਾਵੈ॥ਰਾਖਨਕਉਦੂਸਰਨਹੀਕੋਇ॥ਤਉਨਿਸਤਰੈਜਉ
ਕਿਰਪਾਹੋਇ॥੩॥ਪਤਿਤਪੁਨੀਤਪ੍ਰਭਤੇਰੋਨਾਮੁ॥ਅਪਨੇਦਾਸਕਉਕੀਜੈਦਾਨੁ
ਕਰਿਕਿਰਪਾਪ੍ਰਭਗਤਿਕਰਿਮੇਰੀ॥ਸਰਣਿਗਹੀਨਾਨਕਪ੍ਰਭਤੇਰੀ॥੪॥੩੭॥੪੮॥
ਰਾਮਕਲੀਮਹਲਾ੫ ॥ਇਹਲੋਕੇਸੁਖੁਪਾਇਆ॥ਨਹੀਭੇਟਤਧਰਮਰ

ਇਆ॥ਹਰਿਦਰਗਹਸੋਭਾਵੰਤ॥ਫੁਨਿਗਰਭਿਨਾਹੀਬਸੰਤ॥੧॥ਜਾਨੀਸੰਤਕੀਮਿਤ੍ਰਾਈ
ਕਰਿਕਿਰਪਾਦੀਨੋਹਰਿਨਾਮਾਪੂਰਬਿਸੰਜੋਗਿਮਿਲਾਈ॥੧॥ਰਹਾਉ॥ਗੁਰਕੈਚਰ
ਣਿਚਿਤੁਲਾਗਾ॥ਧੰਨਿਧੰਨਿਸੰਜੋਗੁਸਭਾਗਾ॥ਸੰਤਕੀਧੂਰਿਲਾਗੀਮੇਰੈਮਾਥੇ॥ਕਿ
ਲਵਿਖਦੂਖਸਗਲੇਮੇਰੇਲਾਥੇ॥੨॥ਸਾਧਕੀਸਚੁਟਹਲਕਮਾਨੀ॥ਤਬਹੋਏਮਨ
ਸੁਧਪਰਾਨੀ॥ਜਨਕਾਸਫਲਦਰਸੁਡੀਠਾ॥ਨਾਮੁਪ੍ਰਭੂਕਾਘਟਿਘਟਿਵੂਠਾ॥੩॥
ਮਿਟਨੇਸਭਿਕਲਿਕਲੇਸਾ॥ਜਿਸਤੇਉਪਜੇਤਿਸੁਮਹਿਪਰਵੇਸਾ॥ਪ੍ਰਗਟੇਆਨੂਪ
ਗੋਵਿੰਦਾ॥ਪ੍ਰਭਪੂਰੇਨਾਨਕਬਖਸਿੰਦਾ॥੪॥੩੮॥੪੯॥ਰਾਮਕਲੀਮਹਲਾ੫
॥ਗਊਕਉਚਾਰੇਸਾਰਦੂਲੁ॥ਕਉਡੀਕਾਲਖਹੂਆਮੁਲੁ॥ਬਕਰੀਕਉਹਸਤੀਪ੍ਰ
ਤਿਪਾਲੇ॥ਅਪਨਾਪ੍ਰਭੁਨਦਰਿਨਿਹਾਲੇ॥੧॥ਕ੍ਰਿਪਾਨਿਧਾਨਪ੍ਰੀਤਮਪ੍ਰਭਮੇਰੇ॥ਬਰ
ਨਿਨਸਾਕਉਬਹੁਗੁਨਤੇਰੇ॥੧॥ਰਹਾਉ॥ਦੀਸਤਮਾਸੁਨਖਾਇਬਿਲਾਈ॥ਮਹਾ
ਕਸਾਇਛੁਰੀਸਟਿਪਾਈ॥ਕਰਣਹਾਰਪ੍ਰਭੁਹਿਰਦੈਵੂਠਾ॥ਫਾਥੀਮਛੁਲੀਕਾਜਾਲ
ਤੂਟਾ॥੨॥ਸੂਕੇਕਾਸਟਹਰੇਚਲੂਲ॥ਊਚੇਥਲਿਫੂਲੇਕਮਲਅਨੂਪ॥ਅਗਨਿ
ਨਿਵਾਰੀਸਤਿਗੁਰਦੇਵ॥ਸੇਵਕੁਅਪਨੀਲਾਇਓਸੇਵ॥੩॥ਅਕਿਰਤਘਣਾਕਉ
ਕਰੇਉਧਾਰੁ॥ਪ੍ਰਭੁਮੇਰਾਹੈਸਦਾਦਇਆਰੁ॥ਸੰਤਜਨਾਕਾਸਦਾਸਹਾਈ॥ਚਰਨਕਮਲ
ਨਾਨਕਸਰਣਾਈ॥੪॥੩੯॥੫੦॥ਰਾਮਕਲੀਮਹਲਾ੫ ॥ਪੰਚਸਿੰਘਰਾ
ਖੇਪ੍ਰਭਿਮਾਰਿ॥ਦਸਬਿਘਿਆੜੀਲਈਨਿਵਾਰਿ॥ਤੀਨਿਆਵਰਤਕੀਚੂਕੀਘੇ
ਰ॥ਸਾਧਸੰਗਿਚੂਕੇਭੈਫੇਰ॥੧॥ਸਿਮਰਿਸਿਮਰਿਜੀਵਾਗੋਵਿੰਦ॥ਕਰਿਕਿਰਪਾਰਾ
ਖਿਓਦਾਸਅਪਨਾ॥ਸਦਾਸਦਾਸਾਚਾਬਖਸਿੰਦ॥੧॥ਰਹਾਉ॥ਦਾਝਿਗਏਤ੍ਰਿਣਪਾ
ਪਸੁਮੇਰ॥ਜਪਿਜਪਿਨਾਮੁਪੂਜੇਪ੍ਰਭਪੈਰ॥ਅਨਦਰੂਪਪ੍ਰਗਟਿਓਸਭਥਾਨਿ॥ਪ੍ਰੇਮ
ਭਗਤਿਜੋਰੀਸੁਖਮਾਨਿ॥੨॥ਸਾਗਰੁਤਰਿਓਬਾਛਰਖੋਜ॥ਖੇਦੁਨਪਾਇਓਨਹ
ਭੋਜਾ॥ਸਿੰਧੁਸਮਾਇਓਘਟੁਕੇਮਾਹਿ॥ਕਰਣਹਾਰਕਉਕਿਛੁਅਚਰਜੁਨਾਹਿ॥
ਜਉਛੂਟਉਤਉਜਾਇਪਇਆਲਾ॥ਜਉਕਾਢਿਓਤਉਨਦਰਿਨਿਹਾਲਾ॥੪॥
ਪਾਪਪੁੰਨਹਮਰੈਵਸਿਨਾਹਿ॥ਰਸਕਿਰਸਕਿਨਾਨਕਗੁਣਗਾਹਿ॥੪॥੪੦॥੫੧॥ਰਾਮਕਲੀ

ਮਹਲਾ ੫ ਨਾਤਨੁਤੇਰਾ॥ਨਾਮਨੁਤੋਹਿ॥ਮਾਇਆਮੋਹਿਬਿਆਪਿਆਧੋਹਿ॥ਕੁਦਮਕਰੈਗਾਡਰ
ਜਿਉਛੇਲ॥ਅਚਿੰਤੁਜਾਲੁਕਾਲੁਚਕ੍ਰੁਪੇਲ॥੧॥ਹਰਿਚਰਨਕਮਲਸਰਨਾਇ
ਮਨਾ॥ਰਾਮਨਾਮੁਜਪਿਸੰਗਿਸਹਾਈਗੁਰਮੁਖਿਪਾਵਹਿਸਾਚੁਧਨਾ॥੧॥ਰਹਾਉ॥ਊਨੇ
ਕਾਜਨਹੋਵਤਪੂਰੇ॥ਕਾਮਿਕ੍ਰੋਧਿਮਦਿਸਦਹੀਝੂਰੇ॥ਕਰੈਬਿਕਾਰਜੀਅਰੇਕੈਤਾਈ॥ਗਾ
ਫਲਸੰਗਿਨਤਸੂਆਜਾਈ॥੨॥ਧਰਤਧੋਹਅਨਿਕਛਲਜਾਨੈ॥ਕਉਡੀਕਉਡੀ
ਕਉਖਾਕੁਸਿਰਿਛਾਨੈ॥ਜਿਨਿਦੀਆਤਿਸੈਨਚੇਤੈਮੂਲਿ॥ਮਿਥਿਆਲੋਭੁਨਉਤਰੈ
ਸੂਲੁ॥੩॥ਪਾਰਬ੍ਰਹਮਜਬਭਏਦਇਆਲ॥ਇਹੁਮਨੁਹੋਆਸਾਧਰਵਾਲ॥ਹ
ਸਤਕਮਲਲੜਿਲੀਨੋਲਾਇ॥ਨਾਨਕਸਾਚੈਸਾਚਿਸਮਾਇ॥੪॥੪੧॥੫੨॥
ਰਾਮਕਲੀਮਹਲਾ ੫ ॥ਰਾਜਾਰਾਮਕੀਸਰਣਾਇ॥ਨਿਰਭਉਭਏਗੋਬਿੰਦ
ਗੁਨਗਾਵਤਸਾਧਸੰਗਿਦੁਖੁਜਾਇ॥੧॥ਰਹਾਉ॥ਜਾਕੈਰਾਮੁਬਸੈਮਨਮਾਹੀ॥ਸੋਜਨੁ
ਦੁਤਰੁਪੇਖਤਨਾਹੀ॥ਸਗਲੇਕਾਜਸਵਾਰੇਅਪਨੇ॥ਹਰਿਹਰਿਨਾਮੁਰਸਨਨਿਤਜਪ
ਨੇ॥੧॥ਜਿਸਕੈਮਸਤਕਿਹਾਥੁਗੁਰੁਧਰੈ॥ਸੋਦਾਸੁਅਦੇਸਾਕਾਹੇਕਰੈ॥ਜਨਮਮਰ
ਣਕੀਚੂਕੀਕਾਣਿ॥ਪੂਰੇਗੁਰਊਪਰਿਕੁਰਬਾਣ॥੨॥ਗੁਰੁਪਰਮੇਸਰੁਭੇਟਿਨਿਹਾਲ
॥ਸੋਦਰਸਨੁਪਾਏਜਿਸੁਹੋਇਦਇਆਲੁ॥ਪਾਰਬ੍ਰਹਮੁਜਿਸੁਕਿਰਪਾਕਰੈ॥ਸਾਧ
ਸੰਗਿਸੋਭਵਜਲੁਤਰੈ॥੩॥ਅੰਮ੍ਰਿਤੁਪੀਵਹੁਸਾਧਪਿਆਰੇ॥ਮੁਖਊਜਲਸਾਚੈ
ਦਰਬਾਰੇ॥ਅਨਦਕਰਹੁਤਜਿਸਗਲਬਿਕਾਰ॥ਨਾਨਕਹਰਿਜਪਿਉਤਰਹੁਪਾਰਿ॥
੪॥੪੨॥੫੩॥ਰਾਮਕਲੀਮਹਲਾ ੫ ॥ਈਧਨਤੇਬੈਸੰਤਰੁਭਾਗੈ॥ਮਾਟੀ
ਕਉਜਲੁਦਹਦਿਸਤਿਆਗੈ॥ਊਪਰਿਚਰਨਤਲੈਆਕਾਸੁ॥ਘਟਮਹਿਸਿੰਧੁਕੀ
ਓਪਰਗਾਸੁ॥੧॥ਐਸਾਸੰਮ੍ਰਥੁਹਰਿਜੀਉਆਪਿ॥ਨਿਮਖਨਬਿਸਰੈਜੀਅਭਗਤਨ
ਕੈਆਠਪਹਰਮਨਤਾਕਉਜਾਪਿ॥੧॥ਰਹਾਉ॥ਪ੍ਰਥਮੇਮਾਖਨੁਪਾਛੈਦੂਧੁ॥ਮੈ
ਲੂਕੀਨੋਸਾਬੁਨੁਸੁਧੁ॥ਭੈਤੇਨਿਰਭਉਡਰਤਾਫਿਰੈ॥ਹੋਂਦੀਕਉਅਣਹੋਂਦੀਹਿਰੈ
॥ਦੇਹੀਗੁਪਤਬਿਦੇਹੀਦੀਸੈ॥ਸਗਲੇਸਾਜਿਕਰਤਜਗਦੀਸੈ॥ਠਗਣਹਾਰਅਣ
ਠਗਦਾਠਾਗੈ॥ਬਿਨੁਵਖਰਫਿਰਿਫਿਰਿਉਠਿਲਾਗੈ॥੩॥ਸੰਤਸਭਾਮਿਲਿਕਰ

ਵਖਿਆਣ॥ਸਿੰਮ੍ਰਿਤਿਸਾਸਤਬੇਦਪੁਰਾਣ॥ਬ੍ਰਹਮਬੀਚਾਰੁਬੀਚਾਰੇਕੋਇ॥ਨਾਨ
ਕਤਾਕੀਪਰਮਗਤਿਹੋਇ॥੪॥੪੩॥੫੪॥ਰਾਮਕਲੀਮਹਲਾ ੫ ॥ਜੋਤਿਸੁ
ਭਾਵੈਸੋਥੀਆ॥ਸਦਾਸਦਾਹਰਿਕੀਸਰਣਾਈਪ੍ਰਭਬਿਨੁਨਾਹੀਆਨਬੀਆ॥੧॥ਰ
ਹਾਉ॥ਪੁਤ੍ਰੁਕਲਤ੍ਰੁਲਖਮੀਦੀਸੈਇਨਮਹਿਕਿਛੂਨਸੰਗਿਲੀਆ॥ਬਿਖੈਠਗ
ਉਰੀਖਾਇਭੁਲਾਨਾਮਾਇਆਮੰਦਰੁਤਿਆਗਿਗਇਆ॥੧॥ਨਿੰਦਾਕਰਿਕਰਿਬ
ਹੁਤੁਵਿਗੂਤਾਗਰਭਜੋਨਿਮਹਿਕਿਰਤਿਪਇਆ॥ਪੁਰਬਕਮਾਣੇਛੋਡਹਿਨਾਹੀਜਮ
ਦੂਤਿਗ੍ਰਾਸਿਓਮਹਾਭਇਆ॥੨॥ਬੋਲੈਝੂਠੁਕਮਾਵੈਅਵਰਾਤ੍ਰਿਸਨਨਬੂਝੈਬਹੁਤੁ
ਹਇਆ॥ਅਸਾਧਰੋਗੁਉਪਜਿਆਸੰਤਦੂਖਨਿਦੇਹਬਿਨਾਸੀਮਹਾਖਇਆ॥੩॥
ਜਿਨਹਿਨਿਵਾਜੇਤਿਨਹੀਸਾਜੇਆਪੇਕੀਨੇਸੰਤਜਇਆ॥ਨਾਨਕਦਾਸਕੰਠਿਲਾ
ਇਰਾਖੇਕਰਿਕਿਰਪਾਪਾਰਬ੍ਰਹਮਮਇਆ॥੪॥੪੪॥੫੫॥ਰਾਮਕਲੀਮਹਲਾ
੫ ॥ਐਸਾਪੂਰਾਗੁਰਦੇਉਸਹਾਈ॥ਜਾਕਾਸਿਮਰਨੁਬਿਰਥਾਨਜਾਈ॥੧॥ਰ
ਹਾਉ॥ਦਰਸਨੁਪੇਖਤਹੋਇਨਿਹਾਲੁ॥ਜਾਕੀਧੂਰਿਕਾਟੈਜਮਜਾਲੁ॥ਚਰਨਕਮਲ
ਬਸੇਮੇਰੇਮਨਕੇ॥ਕਾਰਜਸਵਾਰੇਸਗਲੇਤਨਕੇ॥੧॥ਜਾਕੈਮਸਤਕਿਰਾਖੈਹਾਥੁ॥
ਪ੍ਰਭੁਮੇਰੋਅਨਾਥਕੋਨਾਥੁ॥ਪਤਿਤਉਧਾਰਣੁਕ੍ਰਿਪਾਨਿਧਾਨੁ॥ਸਦਾਸਦਾਜਾਈਐ
ਕੁਰਬਾਨੁ॥੨॥ਨਿਰਮਲਮੰਤੁਦੇਇਜਿਸੁਦਾਨੁ॥ਤਜਹਿਬਿਕਾਰਬਿਨਸੈਅਭਿ
ਮਾਨੁ॥ਏਕੁਧਿਆਈਐਸਾਧਕੈਸੰਗਿ॥ਪਾਪਬਿਨਾਸੇਨਾਮਕੈਰੰਗਿ॥੩॥ਗੁਰਪ੍ਰ
ਮੇਸੁਰਸਗਲਨਿਵਾਸ॥ਘਟਿਘਟਿਰਵਿਰਹਿਆਗੁਣਤਾਸ॥ਦਰਸੁਦੇਹਧਾਰ
ਉਪ੍ਰਭਆਸ॥ਨਿਤਨਾਨਕਚਿਤਵੈਸਚੁਅਰਦਾਸਿ॥੪॥੪੫॥੫੬॥
ਰਾਗੁਰਾਮਕਲੀਮਹਲਾ ੫ ਘਰੁ ੨ ਦੁਪਦੇ॥ ੴਸਤਿਗੁਰਪ੍ਰਸਾਦਿ॥
॥ਗਾਵਹੁਰਾਮਕੇਗੁਣਗੀਤ॥ਨਾਮੁਜਪਤਪਰਮਸੁਖੁਪਾਈਐਆਵਾਗਉਣੁਮਿਟੈਮੇ
ਰੇਮੀਤ॥੧॥ਰਹਾਉ॥ਗੁਣਗਾਵਤਹੋਵਤਪਰਗਾਸੁ॥ਚਰਨਕਮਲਮਹਿਹੋਇਨਿ
ਵਾਸੁ॥੧॥ਸੰਤਸੰਗਤਿਮਹਿਹੋਇਉਧਾਰੁ॥ਨਾਨਕਭਵਜਲੁਉਤਰਸਿਪਾਰਿ॥੨॥
੧॥੫੭॥ਰਾਮਕਲੀਮਹਲਾ੫॥ਗੁਰੁਪੂਰਾਮੇਰਾਗੁਰੁਪੂਰਾ॥ਰਾਮਨਾਮੁਜਪਿ

ਸਦਾਸੁਹੇਲੇਸਗਲਾਬਿਨਾਸੇਰੋਗੁਕੂਰਾ॥੧॥ਰਹਾਉ॥ਏਕੁਅਰਾਧਹੁਸਾਚਾਸੋਇ॥
ਜਾਕੀਸਰਨਿਸਦਾਸੁਖੁਹੋਇ॥੧॥ਨੀਦਸੁਹੇਲੀਨਾਮਕੀਲਾਗੀਭੂਖ॥ਹਰਿਸਿਮਰ
ਤਬਿਨਸੇਸਭਦੂਖ॥੨॥ਸਹਜਿਅਨੰਦਕਰਹੁਮੇਰੇਭਾਈ॥ਗੁਰਿਪੂਰੈਸਭਚਿੰਤਮਿ
ਟਾਈ॥੩॥ਆਠਪਹਰਪ੍ਰਭਕਾਜਪੁਜਾਪਿ॥ਨਾਨਕਰਾਖਾਹੋਆਆਪਿ॥੪॥੨॥
੫੮॥

ਰਾਗੁਰਾਮਕਲੀਮਹਲਾ੫ ੧ੴਸਤਿਗੁਰਪ੍ਰਸਾਦਿ॥ ਪੜਤਾਲ॥ ਘਰੁ੩

ਨਰਨਰਹਨਮਸਕਾਰੰ॥ਜਲਨਥਲਨਬਸੁਧਗਗਨਏਕਏਕੰਕਾਰੰ॥੧॥ਰਹਾਉ॥
ਹਰਨਧਰਨਪੁਨਪੁਨਹਕਰਨ॥ਨਹਗਿਰਹਨਿਰੰਹਾਰੰ॥੧॥ਗੰਭੀਰਧੀਰਨਾਮਹੀਰ
ਊਚਮੂਚਅਪਾਰੰ॥ਕਰਨਕੇਲਗੁਣਅਮੋਲਨਾਨਕਬਲਿਹਾਰੰ॥੨॥੧॥੫੯॥
ਰਾਮਕਲੀਮਹਲਾ੫ ॥ਰੂਪਰੰਗਸੁਗੰਧਭੋਗਤਿਆਗਿਚਲੇਮਾਇਆ
ਛਲੇਕਨਿਕਕਾਮਿਨੀ॥੧॥ਰਹਾਉ॥ਭੰਡਾਰਦਰਬਅਰਬਖਰਬਪੇਖਿਲੀਲਾਮ
ਨੁਸਧਾਰੈ॥ਨਹਸੰਗਿਗਾਮਨੀ॥੧॥ਸੁਤਕਲਤ੍ਰਭ੍ਰਾਤਮੀਤਉਰਝਿਪਰਿਓਭਰ
ਮਿਮੋਹਿਓਇਹਬਿਰਖਛਾਮਨੀ॥ਚਰਨਕਮਲਸਰਨਨਾਨਕਸੁਖੁਸੰਤਭਾਵ
ਨੀ॥੨॥੨॥੬੦॥

੧ੴਸਤਿਗੁਰਪ੍ਰਸਾਦਿ॥ ਰਾਗੁਰਾਮਕਲੀਮਹਲਾ੯ ਤਿਪਦੇ॥

ਰੇਮਨਓਟਲੇਹੁਹਰਿਨਾਮਾ॥ਜਾਕੈਸਿਮਰਨਿਦੁਰਮਤਿਨਾਸੈਪਾਵਹਿਪਦੁਨਿਰਬ
ਨਾ॥੧॥ਰਹਾਉ॥ਬਡਭਾਗੀਤਿਹਿਜਨਕਉਜਾਨਉਜੋਹਰਿਕੇਗੁਨਗਾਵੈ॥ਜ
ਨਮਜਨਮਕੇਪਾਪਖੋਇਕੈਫੁਨਿਬੈਕੁੰਠਿਸਿਧਾਵੈ॥੧॥ਅਜਾਮਲੁਕਉਅੰਤ
ਕਾਲਮਹਿਨਾਰਾਇਨਸੁਧਿਆਈ॥ਜਾਂਗਤਿਕਉਜੋਗੀਸੁਰਬਾਛਤਸੋਗਤਿਛਿ
ਨਮਹਿਪਾਈ॥੨॥ਨਾਹਨਗੁਨੁਨਾਹਨਿਕਛੁਬਿਦਿਆਧਰਮੁਕਉਨੁਗਜਿਕੀ
ਨਾ॥ਨਾਨਕਬਿਰਦੁਰਾਮਕਾਦੇਖੋਅਭੈਦਾਨੁਤਿਹਿਦੀਨਾ॥੩॥੧॥ਰਾਮਕਲੀ
ਮਹਲਾ੯ ॥ਸਾਧੋਕਉਨੁਜੁਗਤਿਅਬਕੀਜੈ॥ਜਾਤੇਦੁਰਮਤਿਸਗ
ਲਬਿਨਾਸੈਰਾਮਭਗਤਿਮਨੁਭੀਜੈ॥੧॥ਰਹਾਉ॥ਮਨਮਾਇਆਮੈਉਰਝਿਰ

ਹਿਓਹੈਬੂਝੈਨਹਕਛੁਗਿਆਨਾ॥ਕਉਨੁਨਾਮੁਜਗਜਾਕੈਸਿਮਰੈਪਾਵੈਪਦੁਨਿਰਬ
ਨਾ॥੧॥ਭਏਦਇਆਲਕ੍ਰਿਪਾਲਸੰਤਜਨਤਬਇਹਬਾਤਬਤਾਈ॥ਸਰਬਧਰ
ਮਮਾਨੋਤਿਹਕੀਏਜਿਹਪ੍ਰਭਕੀਰਤਿਗਾਈ॥੨॥ਰਾਮਨਾਮਨਰਨਿਸਿਬਾਸੁਰਮੈਨਿ
ਮਖਏਕਉਰਧਾਰੈ॥ਜਮਕੋਤ੍ਰਾਸੁਮਿਟੈਨਾਨਕਤਿਹਿਅਪੁਨੋਜਨਮੁਸਵਾਰੈ॥੩॥੨॥
ਰਾਮਕਲੀਮਹਲਾ੯ ॥ਪ੍ਰਾਨੀਨਾਰਾਇਨਸੁਧਿਲੇਹ॥ਛਿਨੁਛਿਨੁਅਉਧ
ਘਟੈਨਿਸਬਾਸੁਰਬ੍ਰਿਥਾਜਾਤੁਹੈਦੇਹ॥੧॥ਰਹਾਉ॥ਤਰਨਾਪੋਬਿਖਿਅਨਸਿਉ
ਖੋਇਓਬਾਲਪਨੁਅਗਿਆਨਾ॥ਬਿਰਧਭਇਓਅਜਹੂਨਹੀਸਮਝੈਕਉਨੁਕੁਮਤਿ
ਉਰਝਾਨਾ॥੧॥ਮਾਨਸਜਨਮੁਦੀਓਜਿਹਠਾਕੁਰਸੋਤੈਕਿਉਬਿਸਰਾਇਓ॥ਮੁਕਤਿਹੋ
ਤਨਰਜਾਕੈਸਿਮਰੈਨਿਮਖਨਤਾਕੋਗਾਇਓ॥੨॥ਮਾਇਆਕੋਮਦੁਕਹਾਕਰਤੁਹੈਸੰਗਿ
ਨਕਾਹੂਜਾਈ॥ਨਾਨਕਕਹਤਚੇਤਿਚਿੰਤਾਮਨਿਹੋਇਹੈਅੰਤਿਸਹਾਈ॥੩॥੩॥
੮੧॥

ਰਾਮਕਲੀਮਹਲਾ੧ ਅਸਟਪਦੀਆ॥ ੧ੴਸਤਿਗੁਰਪ੍ਰਸਾਦਿ॥

ਸੋਈਚੰਦੁਚੜ੍ਹਹਿਸੇਤਾਰੇਸੋਈਦਿਨੀਅਰੁਤਪਤਰਹੈ॥ਸਾਧਰਤੀਸੋਪਉਣੁਝੁਲਾਰੇ
ਜੁਗਜੀਅਖੇਲੇਥਾਵਕੈਸੇ॥੧॥ਜੀਵਨਤਲਬਨਿਵਾਰਿ॥ਹੋਵੈਪਰਵਾਣਾਕਰਹਿਧਿ
ਙਾਣਾਕਲਿਲਖਣਵੀਚਾਰਿ॥੧॥ਰਹਾਉ॥ਕਿਤੈਦੇਸਿਨਆਇਆਸੁਣੀਐਤੀ
ਰਥਪਾਸਿਨਬੈਠਾ॥ਦਾਤਾਦਾਨੁਕਰੇਤਹਨਾਹੀਮਹਲਉਸਾਰਿਨਬੈਠਾ॥੨॥ਜੇਕੋਸਤੁ
ਕਰੇਸੋਛੀਜੈਤਪਘਰਿਤਪੁਨਹੋਈ॥ਜੇਕੋਨਾਉਲਏਬਦਨਾਵੀਕਲਿਕੇਲਖਣ
ਏਈ॥੩॥ਜਿਸੁਸਿਕਦਾਰੀਤਿਸਹਿਖੁਆਰੀਚਾਕਰਕੇਹੇਡਰਣਾ॥ਜਾਸਿਕਦਾਰੈਪ
ਵੈਜੰਜੀਰੀਤਾਚਾਕਰਹਥਹੁਮਰਣਾ॥੪॥ਆਖੁਗੁਣਾਕਲਿਆਈਐ॥ਤਿਹੁਜੁਗ
ਕੇਰਾਰਹਿਆਤਪਾਵਸੁਜੇਗੁਣਦੇਹਿਤਪਾਈਐ॥੧॥ਰਹਾਉ॥ਕਲਿਕਲਵਾਲੀ
ਸਰਾਨਿਬੇੜੀਕਾਜੀਕ੍ਰਿਸਨਾਹੋਆ॥ਬਾਣੀਬ੍ਰਹਮਾਬੇਦੁਅਥਰਬਣੁਕਰਣੀਕੀਰ
ਤਿਲਹਿਆ॥੫॥ਪਤਿਵਿਣੁਪੂਜਾਸਤਵਿਣੁਸੰਜਮੁਜਤਵਿਣੁਕਾਹੇਜਨੇਊ॥
ਨਾਵਹੁਧੋਵਹੁਤਿਲਕੁਚੜਾਵਹੁਸੁਚਵਿਣੁਸੋਚਨਹੋਈ॥੬॥ਕਲਿਪਰਵਾਣੁ

ਕਤੇਬਕੁਰਾਣੁ॥ਪੋਥੀਪੰਡਿਤਰਹੇਪੁਰਾਣ॥ਨਾਨਕਨਾਉਭਇਆਰਹਮਾਣੁ॥ਕਰਿ
ਕਰਤਾਤੂਏਕੋਜਾਣੁ॥੭॥ਨਾਨਕਨਾਮੁਮਿਲੈਵਡਿਆਈਏਦੂਉਪਰਿਕਰਮੁਨਹੀ
ਜੇਘਰਿਹੋਦੈਮੰਗਣਿਜਾਈਐਫਿਰਿਓਲਾਮਾਮਿਲੈਤਹੀ॥੮॥੧॥ਰਾਮਕਲੀਮ
ਹਲਾ੧ ॥ਜਗੁਪਰਬੋਧਹਿਮੜੀਬਧਾਵਹਿ॥ਆਸਣੁਤਿਆਗਿਕਾਹੇ
ਸਚੁਪਾਵਹਿ॥ਮਮਤਾਮੋਹੁਕਾਮਣਿਹਿਤਕਾਰੀ॥ਨਾਅਉਧੂਤੀਨਾਸੰਸਾਰੀ॥੧॥ਜੋ
ਗੀਬੈਸਿਰਹਹੁਦੁਬਿਧਾਦੁਖੁਭਾਗੈ॥ਘਰਿਘਰਿਮਾਗਤਲਾਜਨਲਾਗੈ॥੧॥ਰਹਾਉ
॥ਗਾਵਹਿਗੀਤਨਚੀਨਹਿਆਪੁ॥ਕਿਉਲਾਗੀਨਿਵਰੈਪਰਤਾਪੁ॥ਗੁਰਕੈਸਬਦਿ
ਰਚੈਮਨਭਾਇ॥ਭਿਖਿਆਸਹਜਵੀਚਾਰੀਖਾਇ॥੨॥ਭਸਮਚੜਾਇਕਰਹਿਪਾਖੰ
ਡੁ॥ਮਾਇਆਮੋਹਿਸਹਹਿਜਮਡੰਡੁ॥ਫੂਟੈਖਾਪਰੁਭੀਖਨਭਾਇ॥ਬੰਧਨਿਬਾਧਿਆ
ਆਵੈਜਾਇ॥੩॥ਬਿੰਦੁਨਰਾਖਹਿਜਤੀਕਹਾਵਹਿ॥ਮਾਈਮਾਗਤਤ੍ਰੈਲੋਭਾਵਹਿ॥
ਨਿਰਦਇਆਨਹੀਜੋਤਿਉਜਾਲਾ॥ਬੂਡਤਬੂਡੇਸਰਬਜੰਜਾਲਾ॥੪॥ਭੇਖਕਰਹਿ
ਖਿੰਥਾਬਹੁਥਟੂਆ॥ਝੂਠੋਖੇਲੁਖੇਲੈਬਹੁਨਟੂਆ॥ਅੰਤਰਿਅਗਨਿਚਿੰਤਾਬਹੁਜਾ
ਰੇ॥ਵਿਣੁਕਰਮਾਕੈਸੇਉਤਰਸਿਪਾਰੇ॥੫॥ਮੁੰਦ੍ਰਾਫਟਕਬਨਾਈਕਾਨਿ॥ਮੁਕਤਿਨ
ਹੀਬਿਦਿਆਬਿਗਿਆਨਿ॥ਜਿਹਵਾਇੰਦ੍ਰੀਸਾਦਿਲੁੋਭਾਨਾ॥ਪਸੂਭਏਨਹੀਮਿਟੈਨੀ
ਸਾਨਾ॥੬॥ਤ੍ਰਿਬਿਧਿਲੋਗਾਤ੍ਰਿਬਿਧਿਜੋਗਾ॥ਸਬਦੁਵੀਚਾਰੈਚੂਕਸਿਸੋਗਾ॥ਊਜਲੁ
ਸਾਚੁਸੁਸਬਦੁਹੋਇ॥ਜੋਗੀਜੁਗਤਿਵੀਚਾਰੇਸੋਇ॥੭॥ਤੁਝਪਹਿਨਉਨਿਧਿਤੂਕਰ
ਣੈਜੋਗੁ॥ਥਾਪਿਉਥਾਪੇਕਰੇਸੁਹੋਗੁ॥ਜਤੁਸਤੁਸੰਜਮੁਸਚੁਸੁਚੀਤੁ॥ਨਾਨਕਜੋਗੀ
ਤ੍ਰਿਭਵਣਮੀਤੁ॥੮॥੨॥ਰਾਮਕਲੀਮਹਲਾ੧ ॥ਖਟੁਮਟੁਦੇਹੀਮਨੁਬੈਰਾ
ਗੀ॥ਸੁਰਤਿਸਬਦੁਧੁਨਿਅੰਤਰਿਜਾਗੀ॥ਵਾਜੈਅਨਹਦੁਮੇਰਾਮਨੁਲੀਣਾ॥ਗੁਰ
ਬਚਨੀਸਚਿਨਾਮਿਪਤੀਣਾ॥੧॥ਪ੍ਰਾਣੀਰਾਮਭਗਤਿਸੁਖੁਪਾਈਐ॥ਗੁਰਮੁਖਿ
ਹਰਿਹਰਿਮੀਠਾਲਾਗੈਹਰਿਹਰਿਨਾਮਿਸਮਾਈਐ॥੧॥ਰਹਾਉ॥ਮਾਇਆਮੋਹੁਬਿ
ਵਰਜਿਸਮਾਏ॥ਸਤਿਗੁਰੁਭੇਟੈਮੇਲਿਮਿਲਾਏ॥ਨਾਮੁਰਤਨੁਨਿਰਮੋਲਕੁਹੀਰਾ॥
ਤਿਤੁਰਾਤਾਮੇਰਾਮਨੁਧੀਰਾ॥੨॥ਹਉਮੈਮਮਤਾਰੋਗੁਨਲਾਗੈ॥ਰਾਮਭਗਤਿਜਮਕਾ

ਭਉਭਾਗੈ॥ਜਮੁਜੰਦਾਰੁਨਲਾਗੈਮੋਹਿ॥ਨਿਰਮਲਨਾਮੁਰਿਦੈਹਰਿਸੋਹਿ॥੩॥ਸਬਦੁਬੀ
ਚਾਰਿਭਏਨਿਰੰਕਾਰੀ॥ਗੁਰਮਤਿਜਾਗੇਦੁਰਮਤਿਪਰਹਾਰੀ॥ਅਨਦਿਨੁਜਾਗਿਰਹੇਲਿਵ
ਲਾਈ॥ਜੀਵਨਮੁਕਤਿਗਤਿਅੰਤਰਿਪਾਈ॥੪॥ਅਲਿਪਤਗੁਫਾਮਹਿਰਹਹਿਨਿਰਾਰੇ॥ਤਸ
ਕਰਪੰਚਸਬਦਿਸੰਘਾਰੇ॥ਪਰਘਰਜਾਇਨਮਨੁਡੋਲਾਏ॥ਸਹਜਨਿਰੰਤਰਿਰਹਉਸਮ
ਾਏ॥੫॥ਗੁਰਮੁਖਿਜਾਗਿਰਹੇਅਉਧੂਤਾ॥ਸਦਬੈਰਾਗੀਤਤੁਪਰੋਤਾ॥ਜਗੁਸੂਤਾਮਰਿ
ਆਵੈਜਾਇ॥ਬਿਨੁਗੁਰਸਬਦਨਸੋਝੀਪਾਇ॥੬॥ਅਨਹਦਸਬਦੁਵਜੈਦਿਨੁਰਾਤੀ
॥ਅਵਿਗਤਕੀਗਤਿਗੁਰਮੁਖਿਜਾਤੀ॥ਤਉਜਾਨੀਜਾਸਬਦਿਪਛਾਨੀ॥ਏਕੋਰਵਿਰ
ਹਿਆਨਿਰਬਾਨੀ॥੭॥ਸੁੰਨਸਮਾਧਿਸਹਜਿਮਨੁਰਾਤਾ॥ਤਜਿਹਉਲੋਭਾਏਕੋਜਾਤਾ
॥ਗੁਰਚੇਲੇਅਪਨਾਮਨੁਮਾਨਿਆ॥ਨਾਨਕਦੂਜਾਮੇਟਿਸਮਾਨਿਆ॥੮॥੩॥ਰਾਮਕ
ਲੀਮਹਲਾ੧ ॥ਸਾਹਾਗਣਹਿਨਕਰਹਿਬੀਚਾਰੁ॥ਸਾਹੇਊਪਰਿਏਕੰਕਾਰੁ॥
ਜਿਸੁਗੁਰੁਮਿਲੈਸੋਈਬਿਧਿਜਾਣੈ॥ਗੁਰਮਤਿਹੋਇਤਹੁਕਮੁਪਛਾਣੈ॥੧॥ਝੂਠੁਨਬੋ
ਲਿਪਾਡੇਸਚੁਕਹੀਐ॥ਹਉਮੈਜਾਇਸਬਦਿਘਰੁਲਹੀਐ॥੧॥ਰਹਾਉ॥ਗਣਿ
ਗਣਿਜੋਤਕੁਕਾਂਡੀਕੀਨੀ॥ਪੜੈਸੁਣਾਵੈਤਤੁਨਚੀਨੀ॥ਸਭਸੈਊਪਰਿਗੁਰਸਬਦੁਬੀ
ਚਾਰੁ॥ਹੋਰਕਥਨੀਬਦਉਨਸਗਲੀਛਾਰੁ॥੨॥ਨਾਵਹਿਧੋਵਹਿਪੂਜਹਿਸੈਲਾ॥
ਬਿਨੁਹਰਿਰਾਤੇਮੈਲੋਮੈਲਾ॥ਗਰਬੁਨਿਵਾਰਿਮਿਲੈਪ੍ਰਭੁਸਾਰਥਿ॥ਮੁਕਤਿਪ੍ਰਾਨ
ਜਪਿਹਰਿਕਿਰਤਾਰਥਿ॥੩॥ਵਾਚੈਵਾਦੁਨਬੇਦੁਬੀਚਾਰੈ॥ਆਪਿਡੁਬੈਕਿਉਪਿ
ਤਰਾਤਾਰੈ॥ਘਟਿਘਟਿਬ੍ਰਹਮੁਚੀਨੈਜਨੁਕੋਇ॥ਸਤਿਗੁਰੁਮਿਲੈਤਸੋਝੀਹੋਇ॥੪॥
ਗਣਤਗਣੀਐਸਹਸਾਦੁਖੁਜੀਐ॥ਗੁਰਕੀਸਰਣਿਪਵੈਸੁਖੁਥੀਐ॥ਕਰਿਅ
ਪਰਾਧਸਰਣਿਹਮਆਇਆ॥ਗੁਰਹਰਿਭੇਟੇਪੁਰਬਿਕਮਾਇਆ॥੫॥ਗੁਰਸਰ
ਣਿਨਆਈਐਬ੍ਰਹਮੁਨਪਾਈਐ॥ਭਰਮਿਭੁਲਾਈਐਜਨਮਿਮਰਿਆਈਐ॥ਜ
ਮਦਰਿਬਾਧਉਮਰੈਬਿਕਾਰੁ॥ਨਾਰਿਦੈਨਾਮੁਨਸਬਦੁਅਚਾਰੁ॥੬॥ਇਕਿਪਾਧੇਪੰ
ਡਿਤਮਿਸਰਕਹਾਵਹਿ॥ਦੁਬਿਧਾਰਾਤੇਮਹਲੁਨਪਾਵਹਿ॥ਜਿਸੁਗੁਰਪ੍ਰਸਾਦੀਨਾ
ਮੁਅਧਾਰੁ॥ਕੋਟਿਮਧੇਕੋਜਨੁਆਪਾਰੁ॥੭॥ਏਕੁਬੁਰਾਭਲਾਸਚੁਏਕੈ॥ਬੂਝੁਗਿਆ

ਨੀਸਤਗੁਰਕੀਟੇਕੈ॥ਗੁਰਮੁਖਿਵਿਰਲੀਏਕੋਜਾਣਿਆ॥ਆਵਣੁਜਾਣਮੇਟਿਸ
ਮਾਇਆ॥੮॥ਜਿਨਕੈਹਿਰਦੈਏਕੰਕਾਰੁ॥ਸਰਬਗੁਣੀਸਾਚਾਬੀਚਾਰੁ॥ਗੁਰਕੈਭਾਣੈ
ਕਰਮਕਮਾਵੈ॥ਨਾਨਕਸਾਚੇਸਾਚਿਸਮਾਵੈ॥੯॥੪॥ਰਾਮਕਲੀਮਹਲਾ੧
ਹਠੁਨਿਗ੍ਰਹੁਕਰਿਕਾਇਆਛੀਜੈ॥ਵਰਤੁਤਪਨੁਕਰਿਮਨੁਨਹੀਭੀਜੈ॥ਰਾਮਨਾਮਸ
ਰਿਅਵਰੁਨਪੂਜੈ॥੧॥ਗੁਰੁਸੇਵਿਮਨਾਹਰਿਜਨਸੰਗੁਕੀਜੈ॥ਜਮੁਜੰਦਾਰੁਜੋਹਿਨਹੀ
ਸਾਕੈਸਰਪਨਿਡਸਿਨਸਕੈਹਰਿਕਾਰਸੁਪੀਜੈ॥੧॥ਰਹਾਉ॥ਵਾਦੁਪੜੈਰਾਗੀਜਗੁਭੀ
ਜੈ॥ਤ੍ਰੈਗੁਣਬਿਖਿਆਜਨਮਿਮਰੀਜੈ॥ਰਾਮਨਾਮਬਿਨੁਦੂਖੁਸਹੀਜੈ॥੨॥ਚਾੜਸਿ
ਪਵਨੁਸਿੰਘਾਸਨੁਭੀਜੈ॥ਨਿਉਲੀਕਰਮਖਟੁਕਰਮਕਰੀਜੈ॥ਰਾਮਨਾਮਬਿਨੁਬਿਰ
ਥਾਸਾਸੁਲੀਜੈ॥੩॥ਅੰਤਰਿਪੰਚਅਗਨਿਕਿਉਧੀਰਜੁਧੀਜੈ॥ਅੰਤਰਿਚੋਰੁਕਿਉ
ਸਾਦੁਲਹੀਜੈ॥ਗੁਰਮੁਖਿਹੋਇਕਾਇਆਗੜੁਲੀਜੈ॥੪॥ਅੰਤਰਿਮੈਲੁਤੀਰਥਭ
ਰਮੀਜੈ॥ਮਨੁਨਹੀਸੂਚਾਕਿਆਸੋਚਕਰੀਜੈ॥ਕਿਰਤੁਪਇਆਦੋਸੁਕਾਕਉਦੀਜੈ॥੫
॥ਅੰਨੁਨਖਾਹਿਦੇਹੀਦੁਖੁਦੀਜੈ॥ਬਿਨੁਗੁਰਗਿਆਨਤ੍ਰਿਪਤਿਨਹੀਥੀਜੈ॥ਮਨਮੁਖਿ
ਜਨਮੈਜਨਮਿਮਰੀਜੈ॥੬॥ਸਤਿਗੁਰਪੂਛਿਸੰਗਤਿਜਨਕੀਜੈ॥ਮਨੁਹਰਿਰਾਚੈਨ
ਹੀਜਨਮਿਮਰੀਜੈ॥ਰਾਮਨਾਮਬਿਨੁਕਿਆਕਰਮੁਕੀਜੈ॥੭॥ਊਂਦਰਦੂੰਦਰਪਾਸਿਧਰੀ
ਜੈ॥ਧੁਰਕੀਸੇਵਰਾਮੁਰਵੀਜੈ॥ਨਾਨਕਨਾਮੁਮਿਲੈਕਿਰਪਾਪ੍ਰਭਕੀਜੈ॥੮॥੫॥
ਰਾਮਕਲੀਮਹਲਾ੧ ॥ਅੰਤਰਿਉਤਭੁਜੁਅਵਰੁਨਕੋਈ॥ਜੋਕਹੀਐਸੋਪ੍ਰ
ਭਤੇਹੋਈ॥ਜੁਗਹਜੁਗੰਤਰਿਸਾਹਿਬੁਸਚੁਸੋਈ॥ਉਤਪਤਿਪਰਲਉਅਵਰੁਨਕੋਈ
॥੧॥ਐਸਾਮੇਰਾਠਾਕੁਰੁਗਹਿਰਗੰਭੀਰੁ॥ਜਿਨਿਜਪਿਆਤਿਨਹੀਸੁਖੁਪਾਇਆਹਰਿ
ਕੈਨਾਮਿਨਲਗੈਜਮਤੀਰੁ॥੧॥ਰਹਾਉ॥ਨਾਮੁਰਤਨੁਹੀਰਾਨਿਰਮੋਲੁ॥ਸਾਚਾਸਾਹਿ
ਬੁਅਮਰੁਅਤੋਲੁ॥ਜਿਹਵਾਸੂਚੀਸਾਚਾਬੋਲੁ॥ਘਰਿਦਰਿਸਾਚਾਨਾਹੀਰੋਲੁ॥
੨॥ਇਕਿਬਨਮਹਿਬੈਸਹਿਡੂਗਰਿਅਸਥਾਨੁ॥ਨਾਮੁਬਿਸਾਰਿਪਚਹਿਅਭਿਮਾਨੁ॥ਨਾ
ਮਬਿਨਾਕਿਆਗਿਆਨਧਿਆਨੁ॥ਗੁਰਮੁਖਿਪਾਵਹਿਦਰਗਹਿਮਾਨੁ॥੩॥ਹਠੁਅ
ਹੰਕਾਰੁਕਰੈਨਹੀਪਾਵੈ॥ਪਾਠਪੜੈਲੇਲੋਕਸੁਣਾਵੈ॥ਤੀਰਥਿਭਰਮਸਿਬਿਆਧਿ

ਨਜਾਵੈ॥ਨਾਮਬਿਨਾਕੈਸੇਸੁਖੁਪਾਵੈ॥੪॥ਜਤਨਕਰੈਬਿੰਦੁਕਿਵੈਨਰਹਾਈ॥ਮਨੂਆਡੋ
ਲੈਨਰਕੇਪਾਈ॥ਜਮਪੁਰਿਬਾਧੋਲਹੈਸਜਾਈ॥ਬਿਨੁਨਾਵੈਜੀਉਜਲਿਬਲਿਜਾ
ਈ॥੫॥ਸਿਧਸਾਧਿਕਕੇਤੇਮੁਨਿਦੇਵਾ॥ਹਠਿਨਿਗ੍ਰਹਿਨਤ੍ਰਿਪਤਾਵਹਿਭੇਵਾ॥ਸਬ
ਦੁਵੀਚਾਰਿਗਹਹਿਗੁਰਸੇਵਾ॥ਮਨਿਤਨਿਨਿਰਮਲਅਭਿਮਾਨਅਭੇਵਾ॥੬॥ਕ
ਰਮਿਮਿਲੈਪਾਵੈਸਚੁਨਾਉ॥ਤੁਮਸਰਣਾਗਤਿਰਹਉਸੁਭਾਉ॥ਤੁਮਤੇਉਪਜਿਓਭ
ਗਤੀਭਾਉ॥ਜਪੁਜਾਪਉਗੁਰਮੁਖਿਹਰਿਨਾਉ॥੭॥ਹਉਮੈਗਰਬੁਜਾਇਮਨਭੀ
ਨੈ॥ਝੂਠਿਨਪਾਵਸਿਪਾਖੰਡਿਕੀਨੈ॥ਬਿਨੁਗੁਰਸਬਦਨਹੀਘਰੁਬਾਰੁ॥ਨਾਨਕਗੁਰ
ਮੁਖਿਤਤੁਬੀਚਾਰੁ॥੮॥੬॥ਰਾਮਕਲੀਮਹਲਾ੧ ॥ਜਿਉਆਇਆਤਿ
ਉਜਾਵਹਿਬਉਰੇਜਿਉਜਨਮੇਤਿਉਮਰਣੁਭਇਆ॥ਜਿਉਰਸਭੋਗਕੀਏਤੇਤਾ
ਦੁਖੁਲਾਗੈਨਾਮਵਿਸਾਰਿਭਵਜਲਿਪਇਆ॥੧॥ਤਨੁਧਨੁਦੇਖਤਗਰਬਿਗਇ
ਆ॥ਕਨਿਕਕਾਮਨੀਸਿਉਹੇਤੁਵਧਾਇਹਿਕੀਨਾਮੁਵਿਸਾਰਹਿਭਰਮਿਗਇਆ॥
ਰਹਾਉ॥ਜਤੁਸਤੁਸੰਜਮੁਸੀਲੁਨਰਾਖਿਆਪ੍ਰੇਤਪਿੰਜਰਮਹਿਕਾਸਟੁਭਇਆ॥
ਪੁੰਨੁਦਾਨੁਇਸਨਾਨੁਨਸੰਜਮੁਸਾਧਸੰਗਤਿਬਿਨੁਬਾਦਿਜਇਆ॥੨॥ਲਾਲਚਿ
ਲਾਗੈਨਾਮੁਬਿਸਾਰਿਓਆਵਤਜਾਵਤਜਨਮੁਗਇਆ॥ਜਾਜਮੁਧਾਇਕੇਸਗ
ਹਿਮਾਰੈਸੁਰਤਿਨਹੀਮੁਖਿਕਾਲਗਇਆ॥੩॥ਅਹਿਨਿਸਿਨਿੰਦਾਤਾਤਿਪਰਾ
ਈਹਿਰਦੈਨਾਮੁਨਸਰਬਦਇਆ॥ਬਿਨੁਗੁਰਸਬਦਨਗਤਿਪਤਿਪਾਵਹਿਰਾਮ
ਨਾਮਬਿਨੁਨਰਕਿਗਇਆ॥੪॥ਖਿਨਮਹਿਵੇਸਕਰਹਿਨਟੂਆਜਿਉਮੋਹਪਾਪ
ਮਹਿਗਲਤੁਗਇਆ॥ਇਤਉਤਮਾਇਆਦੇਖਿਪਸਾਰੀਮੋਹਮਾਇਆਕੈਮਗ
ਨੁਭਇਆ॥੫॥ਕਰਹਿਬਿਕਾਰਵਿਥਾਰਘਨੇਰੇਸੁਰਤਿਸਬਦਬਿਨੁਭਰਮਿਪ
ਇਆ॥ਹਉਮੈਰੋਗੁਮਹਾਦੁਖੁਲਾਗਾਗੁਰਮਤਿਲੇਵਹੁਰੋਗੁਗਇਆ॥੬॥ਸੁਖ
ਸੰਪਤਿਕਉਆਵਤਦੇਖੈਸਾਕਤਮਨਿਅਭਿਮਾਨੁਭਇਆ॥ਜਿਸਕਾਇਹੁਤਨੁ
ਧਨੁਸੋਫਿਰਿਲੇਵੈਅੰਤਰਿਸਹਸਾਦੂਖੁਪਇਆ॥੭॥ਅੰਤਿਕਾਲਿਕਿਛੁਸਾਥਿਨ
ਚਾਲੈਜੋਦੀਸੈਸਭੁਤਿਸਹਿਮਇਆ॥ਆਦਿਪੁਰਖੁਅਪਰੰਪਰੁਸੋਪ੍ਰਭੁਹਰਿਨਾਮ

ਰਿਦੈਲੈਪਾਰਿਪਾਇਆ॥੮॥ਮੁਏਕਉਰੋਵਹਿਕਿਸਹਿਸੁਣਾਵਹਿਭੈਸਾਗਰਅਸਰ
ਾਲਿਪਾਇਆ॥ਦੇਖਿਕੁਟੰਬੁਮਾਇਆਗ੍ਰਿਹਮੰਦਰੁਸਾਕਤੁਜੰਜਾਲਿਪਰਾਲਿਪਾਇ
ਆ॥੯॥ਜਾਆਏਤਾਤਿਨਹਿਪਠਾਏਚਾਲੇਤਿਨੈਬੁਲਾਇਲਾਇਆ॥ਜੋਕਿਛੁ
ਕਰਣਾਸੋਕਰਿਰਹਿਆਬਖਸਣਹਾਰੈਬਖਸਿਲਇਆ॥੧੦॥ਜਿਨਿਏਹੁਚਾਖਿ
ਆਰਾਮਰਸਾਇਣੁਤਿਨਕੀਸੰਗਤਿਖੋਜੁਭਇਆ॥ਰਿਧਿਸਿਧਿਬੁਧਿਗਿਆ
ਨੁਗੁਰੂਤੇਪਾਇਆਮੁਕਤਿਪਦਾਰਥੁਸਰਣਿਪਇਆ॥੧੧॥ਦੁਖੁਸੁਖੁਗੁਰਮੁਖਿ
ਸਮਕਰਿਜਾਣਾਹਰਖਸੋਗਤੇਬਿਰਕਤੁਭਇਆ॥ਆਪੁਮਾਰਿਗੁਰਮੁਖਿਹਰਿਪਾਏ
ਨਾਨਕਸਹਜਿਸਮਾਇਲਇਆ॥੧੨॥੭॥ਰਾਮਕਲੀਮਹਲਾ੧ ਦਖਣੀ॥
॥ਜਤੁਸਤੁਸੰਜਮੁਸਾਚੁਦ੍ਰਿੜਾਇਆਸਾਚਸਬਦਿਰਸਿਲੀਣਾ॥੧॥ਮੇਰਾ
ਗੁਰੁਦਇਆਲੁਸਦਾਰੰਗਿਲੀਣਾ॥ਅਹਿਨਿਸਿਰਹੈਏਕਲਿਵਲਾਗੀਸਾਚੇਦੇ
ਖਿਪਤੀਣਾ॥੧॥ਰਹਾਉ॥ਰਹੈਗਗਨਪੁਰਿਦ੍ਰਿਸਟਿਸਮੈਸਰਿਅਨਹਤਸਬਦਿ
ਰੰਗੀਣਾ॥੨॥ਸਤੁਬੰਧਿਕੁਪੀਨਭਰਿਪੁਰਿਲੀਣਾਜਿਹਵਾਰੰਗਿਰਸੀਣਾ॥੩॥
ਮਿਲੈਗੁਰਸਾਚੇਜਿਨਿਰਚੁਰਾਚੇਕਿਰਤੁਵੀਚਾਰਿਪਤੀਣਾ॥੪॥ਏਕਮਹਿਸਰ
ਬਮਹਿਏਕਾਏਹਸਤਿਗੁਰਿਦੇਖਿਦਿਖਾਈ॥੫॥ਜਿਨਿਕੀਏਖੰਡਮੰਡਲਬ
ਹਮੰਡਾਸੋਪ੍ਰਭੁਲਖਨੁਨਜਾਈ॥੬॥ਦੀਪਕਤੇਦੀਪਕੁਪਰਗਾਸਿਆਤ੍ਰਿਭਵ
ਣਜੋਤਿਦਿਖਾਈ॥੭॥ਸਚੈਤਖਤਿਸਚਮਹਲੀਬੈਠੇਨਿਰਭਉਤਾੜੀਲਾਈ॥
ਮੋਹਿਗਇਆਬੈਰਾਗੀਜੋਗੀਘਟਿਘਟਿਕਿੰਗੁਰੀਵਾਈ॥੮॥ਨਾਨਕਸਰਣਿਪ੍ਰਭੂ
ਛੂਟੇਸਤਿਗੁਰਸਚੁਸਖਾਈ॥੯॥੮॥ਰਾਮਕਲੀਮਹਲਾ੧ ॥ਅਉਹਠਿ
ਹਸਤਮੜੀਘਰੁਛਾਇਆਧਰਣਿਗਗਨਕਲਧਾਰੀ॥੧॥ਗੁਰਮੁਖਿਕੇਤੀਸਬਦਿ
ਉਧਾਰੀਸੰਤਹੁ॥੧॥ਰਹਾਉ॥ਮਮਤਾਮਾਰਿਹਉਮੈਸੋਖੈਤ੍ਰਿਭਵਣੁਜੋਤਿਤੁਮਾਰੀ॥
੨॥ਮਨਸਾਮਾਰਿਮਨੈਮਹਿਰਾਖੈਸਤਿਗੁਰਸਬਦਿਵੀਚਾਰੀ॥੩॥ਸਿੰਙੀਸੁਰਤਿਅ
ਨਾਹਦਿਵਾਜੈਘਟਿਘਟਿਜੋਤਿਤੁਮਾਰੀ॥੪॥ਪਰਪੰਚਬੇਣੁਤਹੀਮਨੁਰਾਖਿਆ
ਬ੍ਰਹਮਅਗਨਿਪਰਜਾਰੀ॥੫॥ਪੰਚਤਤੁਮਿਲਿਅਹਿਨਿਸਿਦੀਪਕੁਨਿਰਮਲ

ਤਿਅਪਾਰੀ॥੬॥ਰਵਿਸਸਿਲਉਕੇਇਹੁਤਨੁਕਿੰਗੁਰੀਵਾਜੈਸਬਦੁਨਿਰਾਰੀ॥
ਸਿਵਨਗਰੀਮਹਿਆਸਣੁਅਉਧੂਅਲਖੁਅਗੰਮੁਅਪਾਰੀ॥੮॥ਕਾਇਆ
ਨਗਰੀਇਹੁਮਨੁਰਾਜਾਪੰਚਵਸਹਿਵੀਚਾਰੀ॥੯॥ਸਬਦਿਰਵੈਆਸਣਿਘਰਿ
ਰਾਜਾਅਦਲੁਕਰੇਗੁਣਕਾਰੀ॥੧੦॥ਕਾਲੁਬਿਕਾਲੁਕਹੇਕਹਿਬਪੁਰੇਜੀਵਤਮੂ
ਆਮਨੁਮਾਰੀ॥੧੧॥ਬ੍ਰਹਮਾਬਿਸਨੁਮਹੇਸਇਕਮੂਰਤਿਆਪੇਕਰਤਾਕਾਰੀ॥੧
੨॥ਕਾਇਆਸੋਧਿਤਰੈਭਵਸਾਗਰੁਆਤਮਤਤੁਵੀਚਾਰੀ॥੧੩॥ਗੁਰਸੇਵਾਤੇ
ਸਦਾਸੁਖੁਪਾਇਆਅੰਤਰਿਸਬਦੁਰਵਿਆਗੁਣਕਾਰੀ॥੧੪॥ਆਪੇਮੇਲਿ
ਲਏਗੁਣਦਾਤਾਹਉਮੈਤ੍ਰਿਸਨਾਮਾਰੀ॥੧੫॥ਤ੍ਰੈਗੁਣਮੇਟੇਚਉਥੈਵਰਤੈਏਹਾਭ
ਗਤਿਨਿਰਾਰੀ॥੧੬॥ਗੁਰਮੁਖਿਜੋਗਸਬਦਿਆਤਮੁਚੀਨੈਹਿਰਦੈਏਕੁਮੁਰਾਰੀ
॥੧੭॥ਮਨੂਆਅਸਥਿਰੁਸਬਦੇਰਾਤਾਏਹਾਕਰਣੀਸਾਰੀ॥੧੮॥ਬੇਦੁਬਾਦੁਨਪਾ
ਖੰਡੁਅਉਧੂਗੁਰਮੁਖਿਸਬਦਿਬੀਚਾਰੀ॥੧੯॥ਗੁਰਮੁਖਿਜੋਗੁਕਮਾਵੈਅਉਧੂ
ਜਤੁਸਤੁਸਬਦਿਵੀਚਾਰੀ॥੨੦॥ਸਬਦਿਮਰੈਮਨੁਮਾਰੇਅਉਧੂਜੋਗਜੁਗਤਿਵੀ
ਚਾਰੀ॥੨੧॥ਮਾਇਆਮੋਹੁਭਵਜਲੁਹੈਅਵਧੂਸਬਦਿਤਰੈਕੁਲਤਾਰੀ॥੨੨॥
ਸਬਦਿਸੂਰਜੁਗਚਾਰੇਅਉਧੂਬਾਣੀਭਗਤਿਵੀਚਾਰੀ॥੨੩॥ਏਹੁਮਨੁਮਾਇ
ਆਮੋਹਿਆਅਉਧੂਨਿਕਸੈਸਬਦਿਵੀਚਾਰੀ॥੨੪॥ਆਪੇਬਖਸੇਮੇਲਿਮਿਲਾ
ਏਨਾਨਕਸਰਣਿਤੁਮਾਰੀ॥੨੫॥੯॥

ਰਾਮਕਲੀਮਹਲਾ੩ ੧ੴਸਤਿਗੁਰਪ੍ਰਸਾਦਿ॥ ਅਸਟਪਦੀਆ

ਸਰਮੈਦੀਆਮੁੰਦ੍ਰਾਕੰਨੀਪਾਇਜੋਗੀਖਿੰਥਾਕਰਿਤੂਦਇਆ॥ਆਵਣੁਜਾਣੁਬਿ
ਭੂਤਿਲਾਇਜੋਗੀਤਾਤੀਨਿਭਵਣਜਿਣਿਲਇਆ॥੧॥ਐਸੀਕਿੰਗੁਰੀਵਜਾਇ
ਜੋਗੀ॥ਜਿਤੁਕਿੰਗੁਰੀਅਨਹਦੁਵਾਜੈਹਰਿਸਿਉਰਹੈਲਿਵਲਾਇ॥੧॥ਰਹਾਉ॥
ਸਤੁਸੰਤੋਖੁਪਤੁਕਰਿਝੋਲੀਜੋਗੀਅੰਮ੍ਰਿਤਨਾਮੁਭੁਗਤਿਪਾਈ॥ਧਿਆਨਕਾਕਰਿਡੰ
ਡਾਜੋਗੀਸਿੰਙੀਸੁਰਤਿਵਜਾਈ॥੨॥ਮਨੁਦ੍ਰਿੜੁਕਰਿਆਸਣਿਬੈਸੁਜੋਗੀਤਾਤੇਰੀ
ਕਲਪਣਾਜਾਈ॥ਕਾਇਆਨਗਰੀਮਹਿਮੰਗਣਿਚੜਹਿਜੋਗੀਤਾਨਾਮੁਪਲੈਪਾਇ

ਤ੍ਰ॥ਇਤੁਕਿੰਗੁਰੀਧਿਆਨੁਲਾਇਜੋਗੀਤਾਸਚੁਪਲੈਪਾਇ॥ਇਤੁਕਿੰਗੁਰੀਸਾਂ
ਤਿਆਵੈਜੋਗੀਅਭਿਮਾਨੁਵਿਚਹੁਜਾਇ॥੪॥ਭਉਭਾਉਦੁਇਪਤਲਾਇਜੋਗੀ
ਇਹੁਸਰੀਰੁਕਰਿਡੰਡੀ॥ਗੁਰਮੁਖਿਹੋਵਹਿਤਾਤੰਤੀਵਾਜੈਇਨਬਿਧਿਤ੍ਰਿਸਨਾਖੰਡੀ॥
੫॥ਹੁਕਮੁਬੁਝੈਸੋਜੋਗੀਕਹੀਐਏਕਸਸਿਉਚਿਤੁਲਾਏ॥ਸਹਸਾਤੂਟੈਨਿਰਮ
ਲੁਹੋਵੈਜੋਗਜੁਗਤਿਇਵਪਾਏ॥੬॥ਨਦਰੀਆਵਦਾਸਭੁਕਿਛੁਬਿਨਸੈਹਰਿਸੇ
ਤੀਚਿਤੁਲਾਇ॥ਸਤਿਗੁਰਨਾਲਿਤੇਰੀਭਾਵਨੀਲਾਗੀਤਾਇਹਸੋਝੀਪਾਇ॥੭॥
ਏਹੁਜੋਗੁਨਹੋਵੈਜੋਗੀਜਿਕੁਟੰਬੁਛੋਡਿਪਰਭਵਣੁਕਰਹਿ॥ਗ੍ਰਿਹਸਰੀਰਮਹਿਹ
ਰਿਹਰਿਨਾਮੁਗੁਰਪਰਸਾਦੀਅਪਣਾਹਰਿਪ੍ਰਭੁਲਹਹਿ॥੮॥ਇਹੁਜਗਤੁਮਿਟੀ
ਕਾਪੁਤਲਾਜੋਗੀਇਸੁਮਹਿਰੋਗੁਵਡਾਤ੍ਰਿਸਨਾਮਾਇਆ॥ਅਨੇਕਜਤਨਭੇਖ
ਕਰੇਜੋਗੀਰੋਗੁਨਜਾਇਗਵਾਇਆ॥੯॥ਹਰਿਕਾਨਾਮੁਅਉਖਧੁਹੈਜੋਗੀਜਿਸਨੋ
ਮੰਨਿਵਸਾਏ॥ਗੁਰਮੁਖਿਹੋਵੈਸੋਈਬੂਝੈਜੋਗਜੁਗਤਿਸੋਪਾਏ॥੧੦॥ਜੋਗੈਕਾਮਾ
ਰਗੁਬਿਖਮੁਹੈਜੋਗੀਜਿਸਨੋਨਦਰਿਕਰੇਸੋਪਾਏ॥ਅੰਤਰਿਬਾਹਰਿਏਕੋਵੇਖੈਵਿ
ਚਹੁਭਰਮੁਚੁਕਾਏ॥੧੧॥ਵਿਣੁਵਜਾਈਕਿੰਗੁਰੀਵਾਜੈਜੋਗੀਸਾਕਿੰਗੁਰੀਵਜਾ
ਇ॥ਕਹੈਨਾਨਕੁਮੁਕਤਿਹੋਵਹਿਜੋਗੀਸਾਚੇਰਹਹਿਸਮਾਇ॥੧੨॥੧॥ਰਾਮਕਲੀ
ਮਹਲਾ ੩ ॥ਭਗਤਿਖਜਾਨਾਗੁਰਮੁਖਿਜਾਤਾਸਤਿਗੁਰਿਬੂਝਿਬੁਝਾਈ॥
੧॥ਸੰਤਹੁਗੁਰਮੁਖਿਦੇਇਵਡਿਆਈ॥੧॥ਰਹਾਉ॥ਸਚਿਰਹਹੁਸਦਾਸਹਜੁਸੁ
ਖੁਉਪਜੈਕਾਮੁਕ੍ਰੋਧੁਵਿਚਹੁਜਾਈ॥੨॥ਆਪੁਛੋਡਿਨਾਮਿਲਿਵਲਾਗੀਮਮ
ਤਾਸਬਦਿਜਲਾਈ॥੩॥ਜਿਸਤੇਉਪਜੈਤਿਸਤੇਬਿਨਸੈਅੰਤੇਨਾਮੁਸਖਾਈ॥
੪॥ਸਦਾਹਜੂਰਿਦੂਰਿਨਹਦੇਖਹੁਰਚਨਾਜਿਨਿਰਚਾਈ॥੫॥ਸਚਾਸਬਦੁਰ
ਵੈਘਟਅੰਤਰਿਸਚੇਸਿਉਲਿਵਲਾਈ॥੬॥ਸਤਸੰਗਤਿਮਹਿਨਾਮੁਨਿਰ
ਮੋਲਕੁਵਡੈਭਾਗਿਪਾਇਆਜਾਈ॥੭॥ਭਰਮਿਨਭੂਲਹੁਸਤਿਗੁਰੁਸੇਵਹੁ
ਮਨੁਰਾਖਹੁਇਕਠਾਈ॥੮॥ਬਿਨੁਨਾਵੈਸਭਭੂਲੀਫਿਰਦੀਬਿਰਥਾਜਨਮੁਗ
ਵਾਈ॥੯॥ਜੋਗੀਜੁਗਤਿਗਵਾਈਹੰਢੈਪਾਖੰਡਿਜੋਗੁਨਪਾਈ॥੧੦॥ਸਿਵ

ਨਗਰੀਮਹਿਆਸਣਿਬੈਸੈਗੁਰਸਬਦੀਜੋਗੁਪਾਈ॥੧੧॥ਧਾਤੁਰਬਾਜੀਸਬਦਿਨਿਵਾ
ਰੇਨਾਮੁਵਸੈਮਨਿਆਈ॥੧੨॥ਏਹੁਸਰੀਰੁਸਰਵਰੁਹੈਸੰਤਹੁਇਸਨਾਨੁਕਰੇਲਿਵਲਾਈ
॥੧੩॥ਨਾਮਿਇਸਨਾਨੁਕਰਹਿਸੇਜਨਨਿਰਮਲਸਬਦੇਮੈਲੁਗਵਾਈ॥੧੪॥ਤ੍ਰੈਗੁ
ਣਅਚੇਤਨਾਮੁਚੇਤਹਿਨਾਹੀਬਿਨੁਨਾਵੈਬਿਨਸਿਜਾਈ॥੧੫॥ਬ੍ਰਹਮਾਬਿਸਨੁਮਹੇਸੁ
ਤ੍ਰੈਮੂਰਤਿਤ੍ਰਿਗੁਣਿਭਰਮਿਭੁਲਾਈ॥੧੬॥ਗੁਰਪਰਸਾਦੀਤ੍ਰਿਕੁਟੀਛੂਟੈਚਉਥੈਪਦਿ
ਲਿਵਲਾਈ॥੧੭॥ਪੰਡਿਤਪੜਹਿਪੜਿਵਾਦੁਵਖਾਣਹਿਤਿੰਨਾਬੂਝਨਪਾਈ॥
੧੮॥ਬਿਖਿਆਮਾਤੇਭਰਮਿਭੁਲਾਏਉਪਦੇਸੁਕਹਹਿਕਿਸੁਭਾਈ॥੧੯॥ਭਗਤਿ
ਬਾਣੀਊਤਮਬਾਣੀਜੁਗਿਜੁਗਿਰਹੀਸਮਾਈ॥੨੦॥ਬਾਣੀਲਾਗੈਸੋਗਤਿਪਾਏ
ਸਬਦੇਸਚਿਸਮਾਈ॥੨੧॥ਕਾਇਆਨਗਰੀਸਬਦੇਖੋਜੇਨਾਮੁਨਵੰਨਿਧਿਪਾਈ॥
੨੨॥ਮਨਸਾਮਾਰਿਮਨੁਸਹਜਿਸਮਾਣਾਬਿਨੁਰਸਨਾਉਸਤਤਿਕਰਾਈ॥੨੩॥ਲੋ
ਇਣਦੇਖਿਰਹੇਬਿਸਮਾਦੀਚਿਤੁਅਦਿਸਟਿਲਗਾਈ॥੨੪॥ਅਦਿਸਟੁਸਦਾਰ
ਹੈਨਿਰਾਲਮੁਜੋਤੀਜੋਤਿਮਿਲਾਈ॥੨੫॥ਹਉਗੁਰੁਸਾਲਾਹੀਸਦਾਆਪਣਾਜਿ
ਨਿਸਾਚੀਬੂਝਬੁਝਾਈ॥੨੬॥ਨਾਨਕੁਏਕਕਹੈਬੇਨੰਤੀਨਾਵਹੁਗਤਿਪਤਿਪਾਈ॥
੨੭॥੨॥ਰਾਮਕਲੀ ਮਹਲਾ ੩ ॥ਹਰਿਕੀਪੂਜਾਦੁਲੰਭਹੈਸੰਤਹੁਕਹਣਾਕ
ਛੂਨਜਾਈ॥੧॥ਸੰਤਹੁਗੁਰਮੁਖਿਪੂਰਾਪਾਈ॥ਨਾਮੋਪੂਜਕਰਾਈ॥੧॥ਰਹਾਉ॥ਹ
ਰਿਬਿਨੁਸਭੁਕਿਛੁਮੈਲਾਸੰਤਹੁਕਿਆਹਉਪੂਜਚੜਾਈ॥੨॥ਹਰਿਸਾਚੇਭਾਵੈਸਾ
ਪੂਜਾਹੋਵੈਭਾਣਾਮਨਿਵਸਾਈ॥੩॥ਪੂਜਾਕਰੈਸਭੁਲੋਕੁਸੰਤਹੁਮਨਮੁਖਿਥਾਇਨ
ਪਾਈ॥੪॥ਸਬਦਿਮਰੈਮਨੁਨਿਰਮਲੁਸੰਤਹੁਏਹਪੂਜਾਥਾਇਪਾਈ॥੫॥ਪਵਿਤ
ਪਾਵਨਸੇਜਨਸਾਚੇਏਕਸਬਦਿਲਿਵਲਾਈ॥੬॥ਬਿਨੁਨਾਵੈਹੋਰਪੂਜਨਹੋਵੀ
ਭਰਮਿਭੁਲੀਲੋਕਾਈ॥੭॥ਗੁਰਮੁਖਿਆਪੁਪਛਾਣੈਸੰਤਹੁਰਾਮਨਾਮਿਲਿਵਲਾ
ਈ॥੮॥ਆਪੇਨਿਰਮਲੁਪੂਜਕਰਾਏਗੁਰਸਬਦੀਥਾਇਪਾਈ॥੯॥ਪੂਜਾਕਰਹਿ
ਪਰੁਬਿਧਿਨਹੀਜਾਣਹਿਦੂਜੈਭਾਇਮਲੁਲਾਈ॥੧੦॥ਗੁਰਮੁਖਿਹੋਵੈਸੁਪੂਜਾਜਾ
ਣੈਭਾਣਾਮਨਿਵਸਾਈ॥੧੧॥ਭਾਣੇਤੇਸਭਿਸੁਖਪਾਵੈਸੰਤਹੁਅੰਤੇਨਾਮੁਸਖਾਈ

॥੧੨॥ ਅਪਣਾ ਆਪੁ ਨ ਪਛਾਣਹਿ ਸੰਤਹੁ ਕੂੜਿ ਕਰਹਿ ਵਡਿਆਈ ॥੧੩॥ ਪਾਖੰਡਿ
ਕੀਨੈ ਜਮੁ ਨਹੀ ਛੋਡੈ ਲੈ ਜਾਸੀ ਪਤਿ ਗਵਾਈ ॥੧੪॥ ਜਿਨ ਅੰਤਰਿ ਸਬਦੁ ਆਪੁ ਪਛਾ
ਣਹਿ ਗਤਿ ਮਿਤਿ ਤਿਨ ਹੀ ਪਾਈ ॥੧੫॥ ਏਹੁ ਮਨੂਆ ਸੁੰਨ ਸਮਾਧਿ ਲਗਾਵੈ ਜੋਤੀ
ਜੋਤਿ ਮਿਲਾਈ ॥੧੬॥ ਸੁਣਿ ਸੁਣਿ ਗੁਰਮੁਖਿ ਨਾਮੁ ਵਖਾਣਹਿ ਸਤਸੰਗਤਿ ਮੇਲਾ
ਈ ॥੧੭॥ ਗੁਰਮੁਖਿ ਗਾਵੈ ਆਪੁ ਗਵਾਵੈ ਦਰਿ ਸਾਚੈ ਸੋਭਾ ਪਾਈ ॥੧੮॥ ਸਾਚੀ ਬਾਣੀ
ਸਚੁ ਵਖਾਣੈ ਸਚਿ ਨਾਮਿ ਲਿਵ ਲਾਈ ॥੧੯॥ ਭੈ ਭੰਜਨੁ ਅਤਿ ਪਾਪ ਨਿਖੰਜਨੁ ਮੇਰਾ
ਪ੍ਰਭੁ ਅੰਤਿ ਸਖਾਈ ॥੨੦॥ ਸਭੁ ਕਿਛੁ ਆਪੇ ਆਪਿ ਵਰਤੈ ਨਾਨਕ ਨਾਮਿ ਵਡਿਆ
ਈ ॥੨੧॥੩॥ ਰਾਮਕਲੀ ਮਹਲਾ ੩ ॥ ਹਮ ਕੁਚਲ ਕੁਚੀਲ ਅਤਿ ਅਭਿ
ਮਾਨੀ ਮਿਲਿ ਸਬਦੇ ਮੈਲੁ ਉਤਾਰੀ ॥੧॥ ਸੰਤਹੁ ਗੁਰਮੁਖਿ ਨਾਮਿ ਨਿਸਤਾਰੀ ॥ ਸਚਾ ਨਾ
ਮੁ ਵਸਿਆ ਘਟ ਅੰਤਰਿ ਕਰਤੈ ਆਪਿ ਸਵਾਰੀ ॥੧॥ ਰਹਾਉ ॥ ਪਾਰਸ ਪਰਸੇ ਫਿਰਿ
ਪਾਰਸੁ ਹੋਏ ਹਰਿ ਜੀਉ ਅਪਣੀ ਕਿਰਪਾ ਧਾਰੀ ॥੨॥ ਇਕਿ ਭੇਖ ਕਰਹਿ ਫਿਰਹਿ ਅ
ਭਿਮਾਨੀ ਤਿਨ ਜੂਐ ਬਾਜੀ ਹਾਰੀ ॥੩॥ ਇਕਿ ਅਨਦਿਨੁ ਭਗਤਿ ਕਰਹਿ ਦਿਨੁ ਰਾਤੀ
ਰਾਮ ਨਾਮੁ ਉਰਿ ਧਾਰੀ ॥੪॥ ਅਨਦਿਨੁ ਰਾਤੇ ਸਹਜੇ ਮਾਤੇ ਸਹਜੇ ਹਉਮੈ ਮਾਰੀ ॥੫॥
ਭੈ ਬਿਨੁ ਭਗਤਿ ਨ ਹੋਈ ਕਬ ਹੀ ਭੈ ਭਾਇ ਭਗਤਿ ਸਵਾਰੀ ॥੬॥ ਮਾਇਆ ਮੋਹੁ ਸ
ਬਦਿ ਜਲਾਇਆ ਗਿਆਨਿ ਤਤਿ ਬੀਚਾਰੀ ॥੭॥ ਆਪੇ ਆਪਿ ਕਰਾਏ ਕਰਤਾ ਆਪੇ
ਬਖਸਿ ਭੰਡਾਰੀ ॥੮॥ ਤਿਸ ਕਿਆ ਗੁਣਾ ਕਾ ਅੰਤੁ ਨ ਪਾਇਆ ਹਉ ਗਾਵਾ ਸਬਦਿ ਵੀ
ਚਾਰੀ ॥੯॥ ਹਰਿ ਜੀਉ ਜਪੀ ਹਰਿ ਜੀਉ ਸਾਲਾਹੀ ਵਿਚਹੁ ਆਪੁ ਨਿਵਾਰੀ ॥੧੦॥ ਨਾਮੁ
ਪਦਾਰਥੁ ਗੁਰ ਤੇ ਪਾਇਆ ਅਖੁਟ ਸਚੇ ਭੰਡਾਰੀ ॥੧੧॥ ਅਪਣਿਆ ਭਗਤਾ ਨੋ ਆਪੇ
ਤੁਠਾ ਅਪਣੀ ਕਿਰਪਾ ਕਰਿ ਕਲ ਧਾਰੀ ॥੧੨॥ ਤਿਨ ਸਾਚੇ ਨਾਮ ਕੀ ਸਦਾ ਭੁਖ ਲਾਗੀ ਗਾ
ਵਨਿ ਸਬਦਿ ਵੀਚਾਰੀ ॥੧੩॥ ਜੀਉ ਪਿੰਡੁ ਸਭੁ ਕਿਛੁ ਹੈ ਤਿਸ ਕਾ ਆਖਣੁ ਬਿਖਮੁ
ਬੀਚਾਰੀ ॥੧੪॥ ਸਬਦਿ ਲਗੇ ਸੇਈ ਜਨ ਨਿਸਤਰੇ ਭਉਜਲੁ ਪਾਰਿ ਉਤਾਰੀ ॥੧੫॥
ਬਿਨੁ ਹਰਿ ਸਾਚੇ ਕੋ ਪਾਰਿ ਨ ਪਾਵੈ ਬੂਝੈ ਕੋ ਵੀਚਾਰੀ ॥੧੬॥ ਜੋ ਧੁਰਿ ਲਿਖਿਆ ਸੋਈ ਪਾ
ਇਆ ਮਿਲਿ ਹਰਿ ਸਬਦਿ ਸਵਾਰੀ ॥੧੭॥ ਕਾਇਆ ਕੰਚਨੁ ਸਬਦੇ ਰਾਤੀ ਸਾਚੈ ਨਾਇ

ਪਿਆਰੀ ॥੧੮॥ ਕਾਇਆ ਅੰਮ੍ਰਿਤਿ ਰਹੀ ਭਰਪੂਰੇ ਪਾਈਐ ਸਬਦਿ ਵੀਚਾਰੀ ॥੧੯॥ ਜਿ
ਪ੍ਰਭੁ ਖੋਜਹਿ ਸੇਈ ਪਾਵਹਿ ਹੋਰਿ ਫੂਟਿ ਮੂਏ ਅਹੰਕਾਰੀ ॥੨੦॥ ਬਾਦੀ ਬਿਨਸਹਿ ਸੇਵ
ਕ ਸੇਵਹਿ ਗੁਰ ਕੈ ਹੇਤਿ ਪਿਆਰੀ ॥੨੧॥ ਸੋ ਜੋਗੀ ਤਤੁ ਗਿਆਨੁ ਬੀਚਾਰੇ ਹਉਮੈ ਤ੍ਰਿਸਨ
ਮਾਰੀ ॥੨੨॥ ਸਤਿਗੁਰੁ ਦਾਤਾ ਤਿਨੈ ਪਛਾਤਾ ਜਿਸ ਨੋ ਕ੍ਰਿਪਾ ਤੁਮਾਰੀ ॥੨੩॥ ਸਤਿਗੁ
ਰੁ ਨ ਸੇਵਹਿ ਮਾਇਆ ਲਾਗੇ ਡੂਬਿ ਮੂਏ ਅਹੰਕਾਰੀ ॥੨੪॥ ਜਿਚਰੁ ਅੰਦਰਿ ਸਾਸੁ ਤਿ
ਚਰੁ ਸੇਵਾ ਕੀਚੈ ਜਾਇ ਮਿਲੀਐ ਰਾਮ ਮੁਰਾਰੀ ॥੨੫॥ ਅਨਦਿਨੁ ਜਾਗਤ ਰਹੈ ਦਿਨੁ ਰਾ
ਤੀ ਅਪਨੇ ਪ੍ਰਿਅ ਪ੍ਰੀਤਿ ਪਿਆਰੀ ॥੨੬॥ ਤਨੁ ਮਨੁ ਵਾਰੀ ਵਾਰਿ ਘੁਮਾਈ ਅਪਨੇ ਗੁ
ਰ ਵਿਟਹੁ ਬਲਿਹਾਰੀ ॥੨੭॥ ਮਾਇਆ ਮੋਹੁ ਬਿਨਸਿ ਜਾਇਗਾ ਊਬਰੇ ਸਬਦਿ ਵੀ
ਚਾਰੀ ॥੨੮॥ ਆਪਿ ਜਗਾਏ ਸੇਈ ਜਾਗੇ ਗੁਰ ਕੈ ਸਬਦਿ ਵੀਚਾਰੀ ॥੨੯॥ ਨਾਨਕ ਸੇ
ਈ ਮੂਏ ਜਿ ਨਾਮੁ ਨ ਚੇਤਹਿ ਭਗਤ ਜੀਵੇ ਵੀਚਾਰੀ ॥੩੦॥੪॥ ਰਾਮਕਲੀ ਮਹਲਾ
੩ ॥ ਨਾਮੁ ਖਜਾਨਾ ਗੁਰ ਤੇ ਪਾਇਆ ਤ੍ਰਿਪਤਿ ਰਹੇ ਆਘਾਈ ॥੧॥ ਸੰਤਹੁ ਗੁਰ
ਮੁਖਿ ਮੁਕਤਿ ਗਤਿ ਪਾਈ ॥ ਏਕੁ ਨਾਮੁ ਵਸਿਆ ਘਟ ਅੰਤਰਿ ਪੂਰੇ ਕੀ ਵਡਿਆ
ਈ ॥੧॥ ਰਹਾਉ ॥ ਆਪੇ ਕਰਤਾ ਆਪੇ ਭੁਗਤਾ ਦੇਦਾ ਰਿਜਕੁ ਸਬਾਈ ॥੨॥ ਜੋ ਕਿ
ਛੁ ਕਰਣਾ ਸੋ ਕਰਿ ਰਹਿਆ ਅਵਰੁ ਨ ਕਰਣਾ ਜਾਈ ॥੩॥ ਆਪੇ ਸਾਜੇ ਸ੍ਰਿਸਟਿ ਉ
ਪਾਏ ਸਿਰਿ ਸਿਰਿ ਧੰਧੈ ਲਾਈ ॥੪॥ ਤਿਸਹਿ ਸਰੇਵਹੁ ਤਾ ਸੁਖੁ ਪਾਵਹੁ ਸਤਿਗੁਰਿ ਮੇ
ਲਿ ਮਿਲਾਈ ॥੫॥ ਆਪਣਾ ਆਪੁ ਆਪਿ ਉਪਾਏ ਅਲਖੁ ਨ ਲਖਣਾ ਜਾਈ ॥੬॥
ਆਪੇ ਮਾਰਿ ਜੀਵਾਲੇ ਆਪੇ ਤਿਸ ਨੋ ਤਿਲੁ ਨ ਤਮਾਈ ॥੭॥ ਇਕਿ ਦਾਤੇ ਇਕਿ
ਮੰਗਤੇ ਕੀਤੇ ਆਪੇ ਭਗਤਿ ਕਰਾਈ ॥੮॥ ਸੇ ਵਡਭਾਗੀ ਜਿਨੀ ਏਕੋ ਜਾਤਾ ਸਚੇ ਰਹੇ
ਸਮਾਈ ॥੯॥ ਆਪਿ ਸਰੂਪੁ ਸਿਆਣਾ ਆਪੇ ਕੀਮਤਿ ਕਹਣੁ ਨ ਜਾਈ ॥੧੦॥ ਆਪੇ
ਦੁਖੁ ਸੁਖੁ ਪਾਏ ਅੰਤਰਿ ਆਪੇ ਭਰਮਿ ਭੁਲਾਈ ॥੧੧॥ ਵਡਾ ਦਾਤਾ ਗੁਰਮੁਖਿ ਜਾਤਾ
ਨਿਗੁਰੀ ਅੰਧ ਫਿਰੈ ਲੋਕਾਈ ॥੧੨॥ ਜਿਨੀ ਚਾਖਿਆ ਤਿਨਾ ਸਾਦੁ ਆਇਆ ਸਤਿਗੁ
ਰਿ ਬੂਝ ਬੁਝਾਈ ॥੧੩॥ ਇਕਨਾ ਨਾਵਹੁ ਆਪਿ ਭੁਲਾਏ ਇਕਨਾ ਗੁਰਮੁਖਿ ਦੇਇ ਬੁਝ
ਾਈ ॥੧੪॥ ਸਦਾ ਸਦਾ ਸਾਲਾਹਿਹੁ ਸੰਤਹੁ ਤਿਸ ਦੀ ਵਡੀ ਵਡਿਆਈ ॥੧੫॥ ਤਿਸੁ

ਬਿਨੁਅਵਰੁਨਕੋਈ॥ਰਾਜਾਕਰਿਤਪਾਵਸੁਬਣਤਬਣਾਈ॥੧੬॥ਜਿਨਿਆਉਤਿਭੈਕਾ
ਹੈਸਦਸਾਚਾਵਿਰਲੈਹੁਕਮੁਮਨਾਈ॥੧੭॥ਤਿਸਨੋਪ੍ਰਾਣੀਸਦਾਧਿਆਵਹੁਜਿਨਿ
ਰਮੁਖਿਬਣਤਬਣਾਈ॥੧੮॥ਸਤਿਗੁਰਭੇਟੈਸੋਜਨੁਸੀਝੈਜਿਸੁਹਿਰਦੈਨਾਮੁਵਸ
ਈ॥੧੯॥ਸਚਾਆਪਿਸਦਾਹੈਸਾਚਾਬਾਣੀਸਬਦਿਸੁਣਾਈ॥੨੦॥ਨਾਨਕਸੁਣਿ
ਵੇਖਿਰਹਿਆਵਿਸਮਾਦੁਮੇਰਾਪ੍ਰਭੁਰਵਿਆਸ੍ਰਬਥਾਈ॥੨੧॥੫॥੧੪॥

ਰਾਮਕਲੀਮਹਲਾ੫ ਅਸਟਪਦੀਆ॥ ੧ੴਸਤਿਗੁਰਪ੍ਰਸਾਦਿ॥

ਕਿਨਹੀਕੀਆਪਰਵਿਰਤਿਪਸਾਰਾ॥ਕਿਨਹੀਕੀਆਪੂਜਾਬਿਸਥਾਰਾ॥ਕਿਨਹੀ
ਵਲਭੁਇਅੰਗਮਸਾਧੇ॥ਮੋਹਿਦੀਨਹਰਿਹਰਿਆਰਾਧੇ॥੧॥ਤੇਰਾਭਰੋਸਾਪਿਆਰੇ
॥ਆਨਨਜਾਨਾਵੇਸਾ॥੧॥ਰਹਾਉ॥ਕਿਨਹੀਗ੍ਰਿਹੁਤਜਿਵਣਖੰਡਿਪਾਇਆ॥ਕਿ
ਨਹੀਮੋਨਿਅਉਧੂਤੁਸਦਾਇਆ॥ਕੋਈਕਹਤਉਅਨੰਨਿਭਗਉਤੀ॥ਮੋਹਿਦੀਨ
ਹਰਿਹਰਿਓਟਲੀਤੀ॥੨॥ਕਿਨਹੀਕਹਿਆਹਉਤੀਰਥਵਾਸੀ॥ਕੋਈਅੰਨੁਤਜਿਭ
ਇਆਉਦਾਸੀ॥ਕਿਨਹੀਭਵਨੁਸਭਧਰਤੀਕਰਿਆ॥ਮੋਹਿਦੀਨਹਰਿਹਰਿਦਰਿਪਰਿ
ਆ॥੩॥ਕਿਨਹੀਕਹਿਆਮੈਕੁਲਹਿਵਡਿਆਈ॥ਕਿਨਹੀਕਹਿਆਬਾਹਬਹੁਭਾ
ਈ॥ਕੋਈਕਹੈਮੈਧਨਹਿਪਸਾਰਾ॥ਮੋਹਿਦੀਨਹਰਿਹਰਿਆਧਾਰਾ॥੪॥ਕਿਨਹੀਘੂ
ਘਰਨਿਰਤਿਕਰਾਈ॥ਕਿਨਹੂਵਰਤਨੇਮਮਾਲਾਪਾਈ॥ਕਿਨਹੀਤਿਲਕੁਗੋਪੀਚੰਦ
ਨਲਾਇਆ॥ਮੋਹਿਦੀਨਹਰਿਹਰਿਹਰਿਧਿਆਇਆ॥੫॥ਕਿਨਹੀਸਿਧਬਹੁਚੇ
ਟਕਲਾਏ॥ਕਿਨਹੀਭੇਖਬਹੁਥਾਟਬਨਾਏ॥ਕਿਨਹੀਤੰਤਮੰਤਬਹੁਖੇਵਾ॥ਮੋਹਿ
ਦੀਨਹਰਿਹਰਿਹਰਿਸੇਵਾ॥੬॥ਕੋਈਚਤੁਰੁਕਹਾਵੈਪੰਡਿਤ॥ਕੋਖਟੁਕਰਮਸਹਿਤ
ਸਿਉਮੰਡਿਤ॥ਕੋਈਕਰੈਆਚਾਰਸੁਕਰਣੀ॥ਮੋਹਿਦੀਨਹਰਿਹਰਿਹਰਿਸਰਣੀ॥
੭॥ਸਗਲੇਕਰਮਧਰਮਜੁਗਸੋਧੇ॥ਬਿਨੁਨਾਵੈਇਹੁਮਨੁਨਪ੍ਰਬੋਧੇ॥ਕਹੁਨਾਨਕਜਉ
ਸਾਧਸੰਗੁਪਾਇਆ॥ਬੂਝੀਤ੍ਰਿਸਨਮਹਾਸੀਤਲਾਇਆ॥੮॥੧॥ਰਾਮਕਲੀਮਹ
ਲਾ੫ ॥ਇਸੁਪਾਨੀਤੇਜਿਨਿਤੂਘਰਿਆ॥ਮਾਟੀਕਾਲੇਦੇਹੁਰਾਕਰਿਆ॥

ਉਕਤਿਜੋਤਿਲੈਸੁਰਤਿਪਰੀਖਿਆ॥ਮਾਤਗਰਭਮਹਿਜਿਨਿਤੂਰਾਖਿਆ॥੧॥ਰਾਖਨ
ਹਾਰੁਸਮ੍ਹਾਰਿਜਨਾ॥ਸਗਲੇਛੋਡਿਬੀਚਾਰਮਨਾ॥੧॥ਰਹਾਉ॥ਜਿਨਿਦੀਏਤੁਧੁਬਾਪ
ਮਹਤਾਰੀ॥ਜਿਨਿਦੀਏਭ੍ਰਾਤਪੁਤਹਾਰੀ॥ਜਿਨਿਦੀਏਤੁਧੁਬਨਿਤਾਅਰੁਮੀਤਾ॥ਤਿ
ਸੁਠਾਕੁਰਕਉਰਖਿਲੇਹੁਚੀਤਾ॥੨॥ਜਿਨਿਦੀਆਤੁਧੁਪਵਨੁਅਮੋਲਾ॥ਜਿਨਿਦੀ
ਆਤੁਧੁਨੀਰੁਨਿਰਮੋਲਾ॥ਜਿਨਿਦੀਆਤੁਧੁਪਾਵਕੁਬਲਨਾ॥ਤਿਸੁਠਾਕੁਰਕੀਰਹੁਮ
ਨਸਰਨਾ॥੩॥ਛਤੀਹਅੰਮ੍ਰਿਤਜਿਨਿਭੋਜਨਦੀਏ॥ਅੰਤਰਿਥਾਨਠਹਰਾਵਨਕਉ
ਦੀਏ॥ਬਸੁਧਾਦੀਓਬਰਤਨਿਬਲਨਾ॥ਤਿਸੁਠਾਕੁਰਕੇਚਿਤਿਰਖੁਚਰਨਾ॥੪॥
ਪੇਖਨਕਉਨੇਤ੍ਰਸੁਨਨਕਉਕਰਨਾ॥ਹਸਤਕਮਾਵਨਬਾਸਨਰਸਨਾ॥ਚਰਨਚਲਨ
ਕਉਸਿਰੁਕੀਨੋਮੇਰਾ॥ਮਨਤਿਸੁਠਾਕੁਰਕੇਪੂਜਹੁਪੈਰਾ॥੫॥ਅਪਵਿਤ੍ਰਪਵਿਤ੍ਰੁਜਿਨਿ
ਤੂਕਰਿਆ॥ਸਗਲਜੋਨਿਮਹਿਤੂਸਿਰਿਧਰਿਆ॥ਅਬਤੂਸੀਝੁਭਾਵੈਨਹੀਸੀਝੈ॥
ਕਾਰਜੁਸਵਰੈਮਨਪ੍ਰਭੁਧਿਆਈਜੈ॥੬॥ਈਹਾਊਹਾਏਕੈਓਹੀ॥ਜਤਕਤਦੇਖੀਐ
ਤਤਤਤਤੋਹੀ॥ਤਿਸੁਸੇਵਤਮਨਿਆਲਸੁਕਰੈ॥ਜਿਸੁਵਿਸਰਿਐਇਕਨਿਮਖਨਸ
ਰੈ॥੭॥ਹਮਅਪਰਾਧੀਨਿਰਗੁਨੀਆਰੇ॥ਨਾਕਿਛੁਸੇਵਾਨਾਕਰਮਾਰੇ॥ਗੁਰੁਬੋਹਿਥੁ
ਵਡਭਾਗੀਮਿਲਿਆ॥ਨਾਨਕਦਾਸਸੰਗਿਪਾਥਰਤਰਿਆ॥੮॥੨॥ਰਾਮਕਲੀਮ
ਹਲਾ੫ ॥ਕਾਹੂਬਿਹਾਵੈਰੰਗਰਸਰੂਪ॥ਕਾਹੂਬਿਹਾਵੈਮਾਇਬਾਪਪੂਤ॥ਕਾਹੂ
ਬਿਹਾਵੈਰਾਜਮਿਲਖਵਾਪਾਰਾ॥ਸੰਤਬਿਹਾਵੈਹਰਿਨਾਮਅਧਾਰਾ॥੧॥ਰਚਨਾਸਾ
ਚੁਬਨੀ॥ਸਭਕਾਏਕੁਧਨੀ॥੧॥ਰਹਾਉ॥ਕਾਹੂਬਿਹਾਵੈਬੇਦਅਰੁਬਾਦਿ॥ਕਾਹੂ
ਬਿਹਾਵੈਰਸਨਾਸਾਦਿ॥ਕਾਹੂਬਿਹਾਵੈਲਪਟਿਸੰਗਿਨਾਰੀ॥ਸੰਤਰਚੇਕੇਵਲਨਾ
ਮਮੁਰਾਰੀ॥੨॥ਕਾਹੂਬਿਹਾਵੈਖੇਲਤਜੂਆ॥ਕਾਹੂਬਿਹਾਵੈਅਮਲੀਹੂਆ॥ਕਾ
ਹੂਬਿਹਾਵੈਪਰਦਰਬਚੋੁਰਾਏ॥ਹਰਿਜਨਬਿਹਾਵੈਨਾਮਧਿਆਏ॥੩॥ਕਾਹੂਬਿਹਾ
ਵੈਜੋਗਤਪਪੂਜਾ॥ਕਾਹੂਰੋਗਸੋਗਭਰਮੀਜਾ॥ਕਾਹੂਪਵਨਧਾਰਜਾਤਬਿਹਾਏ॥ਸੰ
ਤਬਿਹਾਵੈਕੀਰਤਨੁਗਾਏ॥੪॥ਕਾਹੂਬਿਹਾਵੈਦਿਨੁਰੈਨਿਚਾਲਤ॥ਕਾਹੂਬਿਹਾਵੈਸੋ
ਪਿੜੁਮਾਲਤ॥ਕਾਹੂਬਿਹਾਵੈਬਾਲਪੜਾਵਤ॥ਸੰਤਬਿਹਾਵੈਹਰਿਜਸੁਗਾਵਤ॥

੫॥ਕਾਹੂਬਿਹਾਵੈਨਟਨਾਟਿਕਨਿਰਤੇ॥ਕਾਹੂਬਿਹਾਵੈਜੀਆਇਹਰਿਰਤੇ॥ਕਾਹੂਬਿ
ਹਾਵੈਰਾਜਮਹਿਡਰਤੇ॥ਸੰਤਾਬਿਹਾਵੈਹਰਿਜਸੁਕਰਤੇ॥੬॥ਕਾਹੂਬਿਹਾਵੈਮਤਾਮਸੂਰਤਿ
॥ਕਾਹੂਬਿਹਾਵੈਸੇਵਾਜਰੂਰਤਿ॥ਕਾਹੂਬਿਹਾਵੈਸੋਧਤਜੀਵਤ॥ਸੰਤਾਬਿਹਾਵੈਹਰਿਰ
ਸੁਪੀਵਤ॥੭॥ਜਿਤੁਕੋਲਾਇਆਤਿਤਹੀਲਗਾਨਾ॥ਨਾਕੋਮੂੜੁਨਹੀਕੋਸਿਆਨਾ॥
ਕਰਿਕਿਰਪਾਜਿਸੁਦੇਵੈਨਾਉ॥ਨਾਨਕਤਾਕੈਬਲਿਬਲਿਜਾਉ॥੮॥੩॥ਰਾਮਕਲੀ
ਮਹਲਾ ੫ ॥ਦਾਵਾਅਗਨਿਰਹੇਹਰਿਬੂਟ॥ਮਾਤਗਰਭਸੰਕਟਤੇਛੂਟ॥ਜਾਕਾ
ਨਾਮੁਸਿਮਰਤਭਉਜਾਇ॥ਤੈਸੇਸੰਤਜਨਾਰਾਖੈਹਰਿਰਾਇ॥੧॥ਐਸੇਰਾਖਨਹਾਰ
ਦਇਆਲਾ॥ਜਤਕਤਦੇਖਉਤੁਮਪ੍ਰਤਿਪਾਲਾ॥੧॥ਰਹਾਉ॥ਜਲੁਪੀਵਤਜਿਉਤਿ
ਖਾਮਿਟੰਤ॥ਧਨਬਿਗਸੈਗ੍ਰਿਹਿਆਵਤਕੰਤ॥ਲੋਭੀਕਾਧਨੁਪ੍ਰਾਣਅਧਾਰੁ॥ਤਿਉ
ਹਰਿਜਨਹਰਿਹਰਿਨਾਮਪਿਆਰੁ॥੨॥ਕਿਰਸਾਨੀਜਿਉਰਾਖੈਰਖਵਾਲਾ॥ਮਾਤਪਿ
ਤਾਦਇਆਜਿਉਬਾਲਾ॥ਪ੍ਰੀਤਮੁਦੇਖਿਪ੍ਰੀਤਮੁਮਿਲਿਜਾਇ॥ਤਿਉਹਰਿਜਨਰਾ
ਖੈਕੰਠਿਲਾਇ॥੩॥ਜਿਉਅੰਧੁਲੇਪੇਖਤਹੋਇਅਨੰਦ॥ਗੂੰਗਾਬਕਤਗਾਵੈਬ
ਹੁਛੰਦ॥ਪਿੰਗੁਲਪਰਬਤਪਰਤੇਪਾਰਿ॥ਹਰਿਕੈਨਾਮਿਸਗਲਉਧਾਰਿ॥੪॥ਜਿਉ
ਪਾਵਕਸੰਗਿਸੀਤਕੋਨਾਸ॥ਐਸੇਪ੍ਰਾਛਤਸੰਤਸੰਗਿਬਿਨਾਸ॥ਜਿਉਸਾਬੁਨਿਕਾ
ਪਰਊਜਲਹੋਤ॥ਨਾਮਜਪਤਸਭੁਭ੍ਰਮੁਭਉਖੋਤ॥੫॥ਜਿਉਚਕਵੀਸੂਰਜਕੀਆ
ਸ॥ਜਿਉਚਾਤ੍ਰਿਕਬੂੰਦਕੀਪਿਆਸ॥ਜਿਉਕੁਰੰਕਨਾਦਕਰਨਸਮਾਨੇ॥ਤਿਉਹਰਿ
ਨਾਮਹਰਿਜਨਮਨਹਿਸੁਖਾਨੇ॥੬॥ਤੁਮਰੀਕ੍ਰਿਪਾਤੇਲਾਗੀਪ੍ਰੀਤਿ॥ਦਇਆਲ
ਭਏਤਾਆਏਚੀਤਿ॥ਦਇਆਧਾਰੀਤਿਨਿਧਾਰਣਹਾਰ॥ਬੰਧਨਤੇਹੋਈਛੁਟਕਾ
ਰ॥੭॥ਸਭਿਥਾਨਦੇਖੇਨੈਣਅਲੋਇ॥ਤਿਸੁਬਿਨੁਦੂਜਾਅਵਰੁਨਕੋਇ॥ਭ੍ਰਮਭੈ
ਛੂਟੇਗੁਰਪਰਸਾਦ॥ਨਾਨਕਪੇਖਿਓਸਭੁਬਿਸਮਾਦ॥੮॥੪॥ਰਾਮਕਲੀਮਹਲਾ
੫ ॥ਜੀਅਜੰਤਸਭਿਪੇਖੀਅਹਿਪ੍ਰਭਸਗਲਤੁਮਾਰੀਧਾਰਨਾ॥੧॥ਇਹੁਮ
ਨੁਹਰਿਕੈਨਾਮਿਉਧਾਰਨਾ॥੧॥ਰਹਾਉ॥ਖਿਨਮਾਹਿਥਾਪਿਉਥਾਪੇਕੁਦਰਤਿਸਭਿਕ
ਰਤੇਕੇਕਾਰਨਾ॥੨॥ਕਾਮੁਕ੍ਰੋਧੁਲੋਭੁਝੂਠੁਨਿੰਦਾਸਾਧੂਸੰਗਿਬਿਦਾਰਨਾ॥੩॥ਨਾਮੁ

ਜਪਤਮਨੁਨਿਰਮਲਹੋਵੈਸੂਖੇਸੂਖਿਗੁਦਾਰਨਾ॥੪॥ਭਗਤਸਰਣਿਜੋਆਵੈਪ੍ਰਾਣੀ
ਤਿਸੁਈਹਾਊਹਾਨਹਾਰਨਾ॥੫॥ਸੂਖਦੂਖਇਸੁਮਨਕੀਬਿਰਥਾਤੁਮਹੀਆਗੈਸਾਰ
ਨਾ॥੬॥ਤੂਦਾਤਾਸਭਨਾਜੀਆਕਾਆਪਨਕੀਆਪਾਲਨਾ॥੭॥ਅਨਿਕਬਾਰਕੋਟਿ
ਜਨਊਪਰਿਨਾਨਕੁਵੰਞੈਵਾਰਨਾ॥੮॥੫॥

ਰਾਮਕਲੀਮਹਲਾ ੫ ਅਸਟਪਦੀ॥ ੧ੴਸਤਿਗੁਰਪ੍ਰਸਾਦਿ॥

ਦਰਸਨੁਭੇਟਤਪਾਪਸਭਿਨਾਸਹਿਹਰਿਸਿਉਦੇਇਮਿਲਾਈ॥੧॥ਮੇਰਾਗੁਰੁ
ਪਰਮੇਸਰੁਸੁਖਦਾਈ॥ਪਾਰਬ੍ਰਹਮਕਾਨਾਮੁਦ੍ਰਿੜਾਏਅੰਤੇਹੋਇਸਖਾਈ॥੧॥
ਰਹਾਉ॥ਸਗਲਦੂਖਕਾਡੇਰਾਭੰਨਾਸੰਤਧੂਰਿਮੁਖਿਲਾਈ॥੨॥ਪਤਿਤਪੁਨੀਤਕੀ
ਏਖਿਨਭੀਤਰਿਅਗਿਆਨੁਅੰਧੇਰੁਵੰਞਾਈ॥੩॥ਕਰਣਕਾਰਣਸਮਰਥੁਸੁਆਮੀ
ਨਾਨਕਤਿਸੁਸਰਣਾਈ॥੪॥ਬੰਧਨਤੋੜਿਚਰਨਕਮਲਦ੍ਰਿੜਾਏਏਕਸਬਦਿਲਿ
ਵਲਾਈ॥੫॥ਅੰਧਕੂਪਬਿਖਿਆਤੇਕਾਢਿਓਸਾਚਸਬਦਿਬਣਿਆਈ॥੬॥
ਜਨਮਮਰਣਕਾਸਹਸਾਚੂਕਾਬਾਹੁੜਿਕਤਹੁਨਧਾਈ॥੭॥ਨਾਮਰਸਾਇਣਿਇਹੁ
ਮਨੁਰਾਤਾਅੰਮ੍ਰਿਤੁਪੀਤ੍ਰਿਪਤਾਈ॥੮॥ਸੰਤਸੰਗਿਮਿਲਿਕੀਰਤਨੁਗਾਇਆਨਿਹ
ਚਲਵਸਿਆਜਾਈ॥੯॥ਪੂਰੈਗੁਰਿਪੂਰੀਮਤਿਦੀਨੀਹਰਿਬਿਨੁਆਨਨਭਾਈ॥
੧੦॥ਨਾਮੁਨਿਧਾਨੁਪਾਇਆਵਡਭਾਗੀਨਾਨਕਨਰਕਿਨਜਾਈ॥੧੧॥ਘਾਲਸਿਆ
ਣਪਉਕਤਿਨਮੇਰੀਪੂਰੈਗੁਰੂਕਮਾਈ॥੧੨॥ਜਪਤਪਸੰਜਮਸੁਚਿਹੈਸੋਈਆਪੇ
ਕਰੇਕਰਾਈ॥੧੩॥ਪੁਤ੍ਰਕਲਤ੍ਰਮਹਾਬਿਖਿਆਮਹਿਗੁਰਿਸਾਚੈਲਾਇਤਰਾਈ॥
੧੪॥ਅਪਣੇਜੀਅਤੈਆਪਿਸਮ੍ਹਾਲੇਆਪਿਲੀਏਲੜਿਲਾਈ॥੧੫॥ਸਾਚ
ਧਰਮਕਾਬੇੜਾਬਾਂਧਿਆਭਵਜਲੁਪਾਰਿਪਵਾਈ॥੧੬॥ਬੇਸੁਮਾਰਬੇਅੰਤਸੁ
ਆਮੀਨਾਨਕਬਲਿਬਲਿਜਾਈ॥੧੭॥ਅਕਾਲਮੂਰਤਿਅਜੂਨੀਸੰਭਉਕਲਿ
ਅੰਧਕਾਰਦੀਪਾਈ॥੧੮॥ਅੰਤਰਜਾਮੀਜੀਅਨਕਾਦਾਤਾਦੇਖਤਤ੍ਰਿਪਤਿਅ
ਘਾਈ॥੧੯॥ਏਕੰਕਾਰੁਨਿਰੰਜਨੁਨਿਰਭਉਸਭਜਲਿਥਲਿਰਹਿਆਸਮਾਈ॥
੨੦॥ਭਗਤਿਦਾਨੁਭਗਤਾਕਉਦੀਨਾਹਰਿਨਾਨਕੁਜਾਚੈਮਾਈ॥੨੧॥੧॥੬॥

ਕਲੀਮਹਲਾ੫ ਸਲੋਕੁ॥ ॥ਸਿਖਹੁਸਬਦੁਪਿਆਰਿਹੋਜਨਮਮਰਨਕੀ
ਟੇਕ॥ਮੁਖੂਊਜਲੁਸਦਾਸੁਖੀਨਾਨਕਸਿਮਰਤਏਕ॥੧॥ਮਨੁਤਨੁਰਾਤਾਰਾਮਪਿਆ
ਰੇਹਰਿਪ੍ਰੇਮਭਗਤਿਬਣਿਆਈਸੰਤਹੁ॥੧॥ਸਤਿਗੁਰਿਖੇਪਨਿਬਾਹੀਸੰਤਹੁ॥ਹਰਿ
ਨਾਮੁਲਾਹਾਦਾਸਕਉਦੀਆਸਗਲੀਤ੍ਰਿਸਨਉਲਾਹੀਸੰਤਹੁ॥੧॥ਰਹਾਉ॥ਖੋਜਤ
ਖੋਜਤਲਾਲੁਇਕੁਪਾਇਆਹਰਿਕੀਮਤਿਕਹਣੁਨਜਾਈਸੰਤਹੁ॥੨॥ਚਰਨਕਮ
ਲਸਿਉਲਾਗੋਧਿਆਨਾਸਾਚੈਦਰਸਿਸਮਾਈਸੰਤਹੁ॥੩॥ਗੁਣਗਾਵਤਗਾਵਤ
ਭਏਨਿਹਾਲਾਹਰਿਸਿਮਰਤਤ੍ਰਿਪਤਿਅਘਾਈਸੰਤਹੁ॥੪॥ਆਤਮਰਾਮੁਰਵਿਆ
ਸਭਅੰਤਰਿਕਤਆਵੈਕਤਜਾਈਸੰਤਹੁ॥੫॥ਆਦਿਜੁਗਾਦੀਹੈਭੀਹੋਸੀਸਭਜੀ
ਆਕਾਸੁਖਦਾਈਸੰਤਹੁ॥੬॥ਆਪਿਬੇਅੰਤੁਅੰਤੁਨਹੀਪਾਈਐਪੂਰਿਰਹਿਆ
ਸਭਠਾਈਸੰਤਹੁ॥੭॥ਮੀਤਸਾਜਨਮਾਲੁਜੋਬਨੁਸੁਤਹਰਿਨਾਨਕਬਾਪੁਮੇਰੀਮਾਈ
ਸੰਤਹੁ॥੮॥੨੧॥ਰਾਮਕਲੀਮਹਲਾ੫ ॥ਮਨਬਚਕ੍ਰਮਿਰਾਮਨਾਮੁਚਿਤਾ
ਰੀ॥ਘੂਮਨਘੇਰਿਮਹਾਅਤਿਬਿਖੜੀਗੁਰਮੁਖਿਨਾਨਕਪਾਰਿਉਤਾਰੀ॥੧॥
॥ਅੰਤਰਿਸੂਖਾਬਾਹਰਿਸੂਖਾਹਰਿਜਪਿਮਲਨਭਏਦੁਸਟਾਰੀ॥੧॥ਜਿਸਤੇਲਾ
ਗੇਤਿਨਹਿਨਿਵਾਰੇਪ੍ਰਭਜੀਉਅਪਣੀਕਿਰਪਾਧਾਰੀ॥੨॥ਉਧਰੇਸੰਤਪਰੇਹਰਿਸ
ਰਨੀਪਚਿਬਿਨਸੇਮਹਾਅਹੰਕਾਰੀ॥੩॥ਸਾਧੂਸੰਗਤਿਇਹੁਫਲੁਪਾਇਆਇਕੁ
ਕੇਵਲਨਾਮੁਅਧਾਰੀ॥੪॥ਨਕੋਈਸੂਰੁਨਕੋਈਹੀਣਾਸਭਪ੍ਰਗਟੀਜੋਤਿਤੁਮਾਰੀ
॥੫॥ਤੁਮ੍ਹਸਮਰਥਅਕਥਅਗੋਚਰਰਵਿਆਏਕੁਮੁਰਾਰੀ॥੬॥ਕੀਮਤਿਕਉਣੁ
ਕਰੇਤੇਰੀਕਰਤੇਪ੍ਰਭਅੰਤੁਨਪਾਰਾਵਾਰੀ॥੭॥ਨਾਮਦਾਨੁਨਾਨਕਵਡਿਆਈਤੇਰਿਆ
ਸੰਤਜਨਾਰੇਣਾਰੀ॥੮॥੮॥੨੨॥

ਰਾਮਕਲੀਮਹਲਾ੩ ਅਨੰਦੁ॥ ੴਸਤਿਗੁਰਪ੍ਰਸਾਦਿ॥

ਅਨੰਦੁਭਇਆਮੇਰੀਮਾਏਸਤਿਗੁਰੂਮੈਪਾਇਆ॥ਸਤਿਗੁਰੁਤਪਾਇਆਸਹਜਸੇ
ਤੀਮਨਿਵਜੀਆਵਧਾਈਆ॥ਰਾਗਰਤਨਪਰਵਾਰਪਰੀਆਸਬਦਗਾਵਣਆਈ
ਆ॥ਸਬਦੋਤਗਾਵਹੁਹਰੀਕੇਰਾਮਨਿਜਿਨੀਵਸਾਇਆ॥ਕਹੈਨਾਨਕਅਨੰਦੁਹੋਆ

ਸਤਿਗੁਰੂਮੈਪਾਇਆ॥੧॥ਏਮਨਮੇਰਿਆਤੂਸਦਾਰਹੁਹਰਿਨਾਲੇ॥ਹਰਿਨਾਲਿਰ
ਹੁਮਨਮੇਰੇਦੂਖਸਭਿਵਿਸਾਰਣਾ॥ਅੰਗੀਕਾਰੁਓਹੁਕਰੇਤੇਰਾਕਾਰਜਸਭਿਸਵਾਰ
ਣਾ॥ਸਭਨਾਗਲਾਸਮਰਥੁਸੁਆਮੀਸੋਕਿਉਮਨਹੁਵਿਸਾਰੇ॥ਕਹੈਨਾਨਕੁਮਨਮੇਰੇ
ਸਦਾਰਹੁਹਰਿਨਾਲੇ॥੨॥ਸਾਚੇਸਾਹਿਬਾਕਿਆਨਾਹੀਘਰਿਤੇਰੈ॥ਘਰਿਤਤੇਰੈਸ
ਭੁਕਿਛੁਹੈਜਿਸੁਦੇਹਿਸੁਪਾਵਏ॥ਸਦਾਸਿਫਤਿਸਲਾਹਤੇਰੀਨਾਮੁਮਨਿਵਸਾਵ
ਏ॥ਨਾਮੁਜਿਨਕੈਮਨਿਵਸਿਆਵਾਜੇਸਬਦਘਨੇਰੇ॥ਕਹੈਨਾਨਕੁਸਚੇਸਾਹਿਬ
ਕਿਆਨਾਹੀਘਰਿਤੇਰੈ॥੩॥ਸਾਚਾਨਾਮੁਮੇਰਾਆਧਾਰੋ॥ਸਾਚੁਨਾਮੁਅਧਾਰੁਮੇਰਾ
ਜਿਨਿਭੁਖਾਸਭਿਗਵਾਈਆ॥ਕਰਿਸਾਂਤਿਸੁਖਮਨਿਆਇਵਸਿਆਜਿਨਿਇ
ਛਾਸਭਿਪੁਜਾਈਆ॥ਸਦਾਕੁਰਬਾਣੁਕੀਤਾਗੁਰੂਵਿਟਹੁਜਿਸਦੀਆਏਹਿਵਡਿ
ਆਈਆ॥ਕਹੈਨਾਨਕੁਸੁਣਹੁਸੰਤਹੁਸਬਦਿਧਰਹੁਪਿਆਰੋ॥ਸਾਚਾਨਾਮੁਮੇਰਾ
ਆਧਾਰੋ॥੪॥ਵਾਜੇਪੰਚਸਬਦਤਿਤੁਘਰਿਸਭਾਗੈ॥ਘਰਿਸਭਾਗੈਸਬਦਵਾਜੇ
ਕਲਾਜਿਤੁਘਰਿਧਾਰੀਆ॥ਪੰਚਦੂਤਤੁਧੁਵਸਿਕੀਤੇਕਾਲੁਕੰਟਕੁਮਾਰਿਆ॥ਧੁ
ਰਿਕਰਮਿਪਾਇਆਤੁਧੁਜਿਨਕਉਸਿਨਾਮਿਹਰਿਕੈਲਾਗੇ॥ਕਹੈਨਾਨਕੁਤਹਸੁਖੁ
ਹੋਆਤਿਤੁਘਰਿਅਨਹਦਵਾਜੇ॥੫॥ਸਾਚੀਲਿਵੈਬਿਨੁਦੇਹਨਿਮਾਣੀ॥ਦੇਹਨਿ
ਮਾਣੀਲਿਵੈਬਾਝਹੁਕਿਆਕਰੇਵੇਚਾਰੀਆ॥ਤੁਧੁਬਾਝੁਸਮਰਥਕੋਇਨਾਹੀਕ੍ਰਿਪਾ
ਕਰਿਬਨਵਾਰੀਆ॥ਏਸਨਉਹੋਰੁਥਾਉਨਾਹੀਸਬਦਿਲਾਗਿਸਵਾਰੀਆ॥ਕਹੈਨਾ
ਨਕੁਲਿਵੈਬਾਝਹੁਕਿਆਕਰੇਵੇਚਾਰੀਆ॥੬॥ਆਨੰਦੁਆਨੰਦੁਸਭੁਕੋਕਹੈਆ
ਨੰਦੁਗੁਰੂਤੇਜਾਣਿਆ॥ਜਾਣਿਆਆਨੰਦੁਸਦਾਗੁਰਤੇਕ੍ਰਿਪਾਕਰੇਪਿਆਰਿਆ॥
ਕਰਿਕਿਰਪਾਕਿਲਵਿਖਕਟੇਗਿਆਨਅੰਜਨੁਸਾਰਿਆ॥ਅੰਦਰਹੁਜਿਨਕਾਮੋਹੁਤੁ
ਟਾਤਿਨਕਾਸਬਦੁਸਚੈਸਵਾਰਿਆ॥ਕਹੈਨਾਨਕੁਏਹੁਅਨੰਦੁਹੈਆਨੰਦੁਗੁਰਤੇਜਾਣਿ
ਆ॥੭॥ਬਾਬਾਜਿਸੁਤੂਦੇਹਿਸੋਈਜਨੁਪਾਵੈ॥ਪਾਵੈਤਸੋਜਨੁਦੇਹਿਜਿਸਨੋਹੋਰਿ
ਕਿਆਕਰਹਿਵੇਚਾਰਿਆ॥ਇਕਿਭਰਮਿਭੂਲੇਫਿਰਹਿਦਹਦਿਸਿਇਕਿਨਾਮਿ
ਲਾਗਿਸਵਾਰਿਆ॥ਗੁਰਪਰਸਾਦੀਮਨੁਭਇਆਨਿਰਮਲੁਜਿਨਾਭਾਣਾਭਾਵਏ॥

ਕਹੈਨਾਨਕੁਜਿਸੁਦੇਹਿਪਿਆਰੇਸੋਈਜਨੁਪਾਵਏ॥੮॥ਆਵਹੁਸੰਤਪਿਆਰਿਹੋ
ਅਕਥਕੀਕਰਹਕਹਾਣੀ॥ਕਰਹਕਹਾਣੀਅਕਥਕੇਰੀਕਿਤੁਦੁਆਰੈਪਾਈਐ॥ਤ
ਨੁਮਨੁਧਨੁਸਭੁਸਉਪਿਗੁਰਕਉਹੁਕਮਿਮੰਨਿਐਪਾਈਐ॥ਹੁਕਮੁਮੰਨਿਹੁਗੁਰੂਕੇਰਾ
ਗਾਵਹੁਸਚੀਬਾਣੀ॥ਕਹੈਨਾਨਕੁਸੁਣਹੁਸੰਤਹੁਕਥਿਹੁਅਕਥਕਹਾਣੀ॥੯॥ਏਮ
ਨਚੰਚਲਾਚਤੁਰਾਈਕਿਨੈਨਪਾਇਆ॥ਚਤੁਰਾਈਨਪਾਇਆਕਿਨੈਤੂਸੁਣਿਮਨ
ਮੇਰਿਆ॥ਏਹਮਾਇਆਮੋਹਣੀਜਿਨਿਏਤੁਭਰਮਿਭੁਲਾਇਆ॥ਮਾਇਆਤਮੋ
ਹਣੀਤਿਨੈਕੀਤੀਜਿਨਿਠਗਉਲੀਪਾਈਆ॥ਕੁਰਬਾਣੁਕੀਤਾਤਿਸੈਵਿਟਹੁਜਿ
ਨਿਮੋਹੁਮੀਠਾਲਾਇਆ॥ਕਹੈਨਾਨਕੁਮਨਚੰਚਲਚਤੁਰਾਈਕਿਨੈਨਪਾਇਆ॥
੧੦॥ਏਮਨਪਿਆਰਿਆਤੂਸਦਾਸਚੁਸਮਾਲੇ॥ਏਹੁਕੁਟੰਬੁਤੂਜਿਦੇਖਦਾਚਲੈਨਾ
ਹੀਤੇਰੈਨਾਲੇ॥ਸਾਥਿਤੇਰੈਚਲੈਨਾਹੀਤਿਸੁਨਾਲਿਕਿਉਚਿਤੁਲਾਈਐ॥ਐਸਾ
ਕੰਮੁਮੂਲੇਨਕੀਚੈਜਿਤੁਅੰਤਿਪਛੋਤਾਈਐ॥ਸਤਿਗੁਰੂਕਾਉਪਦੇਸੁਸੁਣਿਤੂਹੋਵੈ
ਤੇਰੈਨਾਲੇ॥ਕਹੈਨਾਨਕੁਮਨਪਿਆਰੇਤੂਸਦਾਸਚੁਸਮਾਲੇ॥੧੧॥ਅਗਮਅਗੋਚ
ਰਾਤੇਰਾਅੰਤੁਨਪਾਇਆ॥ਅੰਤੋਨਪਾਇਆਕਿਨੈਤੇਰਾਆਪਣਾਆਪੁਤੂਜਾਣ
ਹੇ॥ਜੀਅਜੰਤਸਭਿਖੇਲੁਤੇਰਾਕਿਆਕੋਆਖਿਵਖਾਣਏ॥ਆਖਹਿਤਵੇਖਹਿਸਭੁ
ਤੂਹੈਜਿਨਿਜਗਤੁਉਪਾਇਆ॥ਕਹੈਨਾਨਕੁਤੂਸਦਾਅਗੰਮੁਹੈਤੇਰਾਅੰਤੁਨਪਾ
ਇਆ॥੧੨॥ਸੁਰਿਨਰਮੁਨਿਜਨਅੰਮ੍ਰਿਤੁਖੋਜਦੇਸੁਅੰਮ੍ਰਿਤੁਗੁਰਤੇਪਾਇਆ॥ਪਾ
ਇਆਅੰਮ੍ਰਿਤੁਗੁਰਿਕ੍ਰਿਪਾਕੀਨੀਸਚਾਮਨਿਵਸਾਇਆ॥ਜੀਅਜੰਤਸਭਿਤੁ
ਧੁਉਪਾਏਇਕਿਵੇਖਿਪਰਸਣਿਆਇਆ॥ਲਬੁਲੋਭੁਅਹੰਕਾਰੁਚੂਕਾਸਤਿ
ਗੁਰੂਭਲਾਭਾਇਆ॥ਕਹੈਨਾਨਕੁਜਿਸਨੋਆਪਿਤੁਠਾਤਿਨਿਅੰਮ੍ਰਿਤੁਗੁਰਤੇਪਾ
ਇਆ॥੧੩॥ਭਗਤਾਕੀਚਾਲਨਿਰਾਲੀ॥ਚਾਲਾਨਿਰਾਲੀਭਗਤਾਹਕੇਰੀਬਿਖ
ਮਮਾਰਗਿਚਲਣਾ॥ਲਬੁਲੋਭੁਅਹੰਕਾਰੁਤਜਿਤ੍ਰਿਸਨਾਬਹੁਤੁਨਾਹੀਬੋਲਣਾ॥
ਖੰਨਿਅਹੁਤਿਖੀਵਾਲਹੁਨਿਕੀਏਤੁਮਾਰਗਿਜਾਣਾ॥ਗੁਰਪਰਸਾਦੀਜਿਨੀਆਪੁ
ਤਜਿਆਹਰਿਵਾਸਨਾਸਮਾਣੀ॥ਕਹੈਨਾਨਕੁਚਾਲਭਗਤਾਜੁਗਹੁਜੁਗੁਨਿਰਾਲੀ

॥੧੪॥ਜਿਉਤੂਚਲਾਇਹਿਤਿਵਚਲਹਸੁਆਮੀਹੋਰੁਕਿਆਜਾਣਾਗੁਣਤੇਰੇ॥ਜਿਵ
ਤੂਚਲਾਇਹਿਤਿਵੈਚਲਹਜਿਨਾਮਾਰਗਿਪਾਵਹੇ॥ਕਰਿਕਿਰਪਾਜਿਨਨਾਮਿਲਾਇ
ਹਿਸਿਹਰਿਹਰਿਸਦਾਧਿਆਵਹੇ॥ਜਿਸਨੋਕਥਾਸੁਣਾਇਹਿਆਪਣੀਸਿਗੁਰਦੁਆਰੈ
ਸੁਖੁਪਾਵਹੇ॥ਕਹੈਨਾਨਕੁਸਚੇਸਾਹਿਬਜਿਉਭਾਵੈਤਿਵੈਚਲਾਵਹੇ॥੧੫॥ਏਹੁਸੋਹਿ
ਲਾਸਬਦੁਸੁਹਾਵਾ॥ਸਬਦੋਸੁਹਾਵਾਸਦਾਸੋਹਿਲਾਸਤਿਗੁਰੂਸੁਣਾਇਆ॥ਏਹੁ
ਤਿਨਕੈਮੰਨਿਵਸਿਆਜਿਨਪੁਰਹੁਲਿਖਿਆਆਇਆ॥ਇਕਿਫਿਰਹਿਘਨੇਰੇਕ
ਰਹਿਗਲਾਗਲੀਕਿਨੈਨਪਾਇਆ॥ਕਹੈਨਾਨਕੁਸਬਦੁਸੋਹਿਲਾਸਤਿਗੁਰੂਸੁਣਾਇ
ਆ॥੧੬॥ਪਵਿਤੁਹੋਏਸੇਜਨਾਜਿਨੀਹਰਿਧਿਆਇਆ॥ਹਰਿਧਿਆਇਆਪਵਿ
ਤੁਹੋਏਗੁਰਮੁਖਿਜਿਨੀਧਿਆਇਆ॥ਪਵਿਤੁਮਾਤਾਪਿਤਾਕੁਟੰਬਸਹਿਤਸਿਉਪਵਿ
ਤੁਸੰਗਤਿਸਬਾਈਆ॥ਕਹਦੇਪਵਿਤੁਸੁਣਦੇਪਵਿਤੁਸੇਪਵਿਤੁਜਿਨੀਮੰਨਿਵਸ
ਇਆ॥ਕਹੈਨਾਨਕੁਸੇਪਵਿਤੁਜਿਨੀਗੁਰਮੁਖਿਹਰਿਹਰਿਧਿਆਇਆ॥੧੭॥ਕ
ਰਮੀਸਹਜੁਨਊਪਜੈਵਿਣੁਸਹਜੈਸਹਸਾਨਜਾਇ॥ਨਹਜਾਇਸਹਸਾਕਿਤੈਸੰਜ
ਮਿਰਹੇਕਰਮਕਮਾਏ॥ਸਹਸੈਜੀਉਮਲੀਣੁਹੈਕਿਤੁਸੰਜਮਿਧੋਤਾਜਾਏ॥ਮੰਨੁਧੋਵ
ਹੁਸਬਦਿਲਾਗਹੁਹਰਿਸਿਉਰਹਹੁਚਿਤੁਲਾਇ॥ਕਹੈਨਾਨਕੁਗੁਰਪਰਸਾਦੀਸਹ
ਜੁਉਪਜੈਇਹੁਸਹਸਾਇਵਜਾਇ॥੧੮॥ਜੀਅਹੁਮੈਲੇਬਾਹਰਹੁਨਿਰਮਲ॥ਬਾਹ
ਰਹੁਨਿਰਮਲਜੀਅਹੁਤਮੈਲੇਤਿਨੀਜਨਮੁਜੂਐਹਾਰਿਆ॥ਏਹਤਿਸਨਾਵਡਾਰੋ
ਗੁਲਗਾਮਰਣੁਮਨਹੁਵਿਸਾਰਿਆ॥ਵੇਦਾਮਹਿਨਾਮੁਉਤਮੁਸੋਸੁਣਹਿਨਾਹੀਫਿ
ਰਹਿਜਿਉਬੇਤਾਲਿਆ॥ਕਹੈਨਾਨਕੁਜਿਨਸਚੁਤਜਿਆਕੂੜੇਲਾਗੇਤਿਨੀਜਨਮੁਜੂ
ਐਹਾਰਿਆ॥੧੯॥ਜੀਅਹੁਨਿਰਮਲਬਾਹਰਹੁਨਿਰਮਲ॥ਬਾਹਰਹੁਤਨਿਰਮਲ
ਜੀਅਹੁਨਿਰਮਲਸਤਿਗੁਰਤੇਕਰਣੀਕਮਾਣੀ॥ਕੂੜਕੀਸੋਇਪਹੁਚੈਨਾਹੀਮਨਸਾ
ਸਚਿਸਮਾਣੀ॥ਜਨਮੁਰਤਨੁਜਿਨੀਖਟਿਆਭਲੇਸੇਵਣਜਾਰੇ॥ਕਹੈਨਾਨਕੁਜਿਨ
ਮੰਨੁਨਿਰਮਲੁਸਦਾਰਹਹਿਗੁਰਨਾਲੇ॥੨੦॥ਜੇਕੋਸਿਖੁਗੁਰੂਸੇਤੀਸਨਮੁਖੁਹੋਵੈ॥ਹੋ
ਵੈਤਸਨਮੁਖੁਸਿਖੁਕੋਈਜੀਅਹੁਰਹੈਗੁਰੂਨਾਲੇ॥ਗੁਰਕੇਚਰਨਹਿਰਦੈਧਿਆਏ

ਅੰਤਰਆਤਮੈਸਮਾਲੇ॥ਆਪੁਛਡਿਸਦਾਰਹੈਪਰਣੈਗੁਰਬਿਨੁਅਵਰੁਨਜਾਣੈਕੋਈ
॥ਕਹੈਨਾਨਕੁਸੁਣਹੁਸੰਤਹੁਸੋਸਿਖੁਸਨਮੁਖੁਹੋਏ॥੨੧॥ਜੇਕੋਗੁਰਤੇਵੇਮੁਖੁਹੋਵੈਬਿ
ਨੁਸਤਿਗੁਰਮੁਕਤਿਨਪਾਵੈ॥ਪਾਵੈਮੁਕਤਿਨਹੋਰਥੈਕੋਈਪੁਛਹੁਬਿਬੇਕੀਆਜਾਏ
ਅਨੇਕਜੂਨੀਭਰਮਿਆਵੈਵਿਣੁਸਤਿਗੁਰਮੁਕਤਿਨਪਾਏ॥ਫਿਰਿਮੁਕਤਿਪਾਏਲਾ
ਗਿਚਰਣੀਸਤਿਗੁਰੂਸਬਦੁਸੁਣਾਏ॥ਕਹੈਨਾਨਕੁਵੀਚਾਰਿਦੇਖਹੁਵਿਣੁਸਤਿਗੁਰ
ਮੁਕਤਿਨਪਾਏ॥੨੨॥ਆਵਹੁਸਿਖਸਤਿਗੁਰੂਕੇਪਿਆਰਿਹੋਗਾਵਹੁਸਚੀਬਾ
ਣੀ॥ਬਾਣੀਤਗਾਵਹੁਗੁਰੂਕੇਰੀਬਾਣੀਆਸਿਰਿਬਾਣੀ॥ਜਿਨਕਉਨਦਰਿਕਰਮੁਹੋਵੈ
ਹਿਰਦੈਤਿਨਾਸਮਾਣੀ॥ਪੀਵਹੁਅੰਮ੍ਰਿਤੁਸਦਾਰਹਹੁਹਰਿਰੰਗਿਜਪਿਹੁਸਾਰਿਗਪਾ
ਣੀ॥ਕਹੈਨਾਨਕੁਸਦਾਗਾਵਹੁਏਹਸਚੀਬਾਣੀ॥੨੩॥ਸਤਿਗੁਰੂਬਿਨਾਹੋਰਕਚੀਹੈਬਾ
ਣੀ॥ਬਾਣੀਤਕਚੀਸਤਿਗੁਰੂਬਾਝਹੁਹੋਰਕਚੀਬਾਣੀ॥ਕਹਦੇਕਚੇਸੁਣਦੇਕਚੇਕ
ਚੀਆਖਿਵਖਾਣੀ॥ਹਰਿਹਰਿਨਿਤਕਰਹਿਰਸਨਾਕਹਿਆਕਛੂਨਜਾਣੀ॥ਚਿਤੁ
ਜਿਨਕਾਹਿਰਿਲਇਆਮਾਇਆਬੋਲਨਿਪਏਰਵਾਣੀ॥ਕਹੈਨਾਨਕੁਸਤਿਗੁਰੂ
ਬਾਝਹੁਹੋਰਕਚੀਬਾਣੀ॥੨੪॥ਗੁਰਕਾਸਬਦੁਰਤੰਨੁਹੈਹੀਰੇਜਿਤੁਜੜਾਉ॥ਸਬ
ਦੁਰਤਨੁਜਿਤੁਮੰਨੁਲਾਗਾਏਹੁਹੋਆਸਮਾਉ॥ਸਬਦਸੇਤੀਮਨੁਮਿਲਿਆਸਚੈਲਾ
ਇਆਭਾਉ॥ਆਪੇਹੀਰਾਰਤਨੁਆਪੇਜਿਸਨੋਦੇਇਬੁਝਾਇ॥ਕਹੈਨਾਨਕੁਸਬਦੁ
ਰਤਨੁਹੈਹੀਰਾਜਿਤੁਜੜਾਉ॥੨੫॥ਸਿਵਸਕਤਿਆਪਿਉਪਾਇਕੈਕਰਤਾਆਪੇ
ਹੁਕਮੁਵਰਤਾਏ॥ਹੁਕਮੁਵਰਤਾਏਆਪਿਵੇਖੈਗੁਰਮੁਖਿਕਿਸੈਬੁਝਾਏ॥ਤੋੜੇਬੰਧ
ਨਹੋਵੈਮੁਕਤੁਸਬਦੁਮੰਨਿਵਸਾਏ॥ਗੁਰਮੁਖਿਜਿਸਨੋਆਪਿਕਰੇਸੁਹੋਵੈਏਕਸਿ
ਉਲਿਵਲਾਏ॥ਕਹੈਨਾਨਕੁਆਪਿਕਰਤਾਆਪੇਹੁਕਮੁਬੁਝਾਏ॥੨੬॥ਸਿਮ੍ਰਿਤਿ
ਸਾਸਤ੍ਰਪੁੰਨਪਾਪਬੀਚਾਰਦੇਤਤੈਸਾਰਨਜਾਣੀ॥ਤਤੈਸਾਰਨਜਾਣੀਗੁਰੂਬਾਝਹੁਤਤੈ
ਸਾਰਨਜਾਣੀ॥ਤਿਹੀਗੁਣੀਸੰਸਾਰੁਭ੍ਰਮਿਸੁਤਾਸੁਤਿਆਰੈਣਿਵਿਹਾਣੀ॥ਗੁਰਕਿਰ
ਪਾਤੇਸੇਜਨਜਾਗੇਜਿਨਹਰਿਮਨਿਵਸਿਆਬੋਲਹਿਅੰਮ੍ਰਿਤਬਾਣੀ॥ਕਹੈਨਾਨਕੁ
ਸੋਤਤੁਪਾਏਜਿਸਨੋਅਨਦਿਨੁਹਰਿਲਿਵਲਾਗੈਜਾਗਤਰੈਣਿਵਿਹਾਣੀ॥੨੭॥

ਕੇਉਦਰਮਹਿਪ੍ਰਤਿਪਾਲਕਰੇਸੋਕਿਉਮਨਹੁਵਿਸਾਰੀਐ॥ਮਨਹੁਕਿਉਵਿਸਾਰੀ ੪੧੦
ਐਏਵਡੁਦਾਤਾਜਿਅਗਨਿਮਹਿਆਹਾਰੁਪਹੁਚਾਵਏ॥ਓਸਨੋਕਿਹੁਪੋਹਿਨਸਕੀ
ਜਿਸਨਉਆਪਣੀਲਿਵਲਾਵਏ॥ਆਪਣੀਲਿਵਆਪੇਲਾਏਗੁਰਮੁਖਿਸਦਾਸ
ਮਾਲੀਐ॥ਕਹੈਨਾਨਕੁਏਵਡੁਦਾਤਾਸੋਕਿਉਮਨਹੁਵਿਸਾਰੀਐ॥੨੮॥ਜੈਸੀਅ
ਗਨਿਉਦਰਮਹਿਤੈਸੀਬਾਹਰਿਮਾਇਆ॥ਮਾਇਆਅਗਨਿਸਭਇਕੋਜੇਹੀਕਰਤੈ
ਖੇਲੁਰਚਾਇਆ॥ਜਾਤਿਸੁਭਾਣਾਤਾਜੰਮਿਆਪਰਵਾਰਿਭਲਾਭਾਇਆ॥ਲਿ
ਵਛੁੜਕੀਲਗੀਤ੍ਰਿਸਨਾਮਾਇਆਅਮਰੁਵਰਤਾਇਆ॥ਏਹਮਾਇਆਜਿਤੁ
ਹਰਿਵਿਸਰੈਮੋਹੁਉਪਜੈਭਾਉਦੂਜਾਲਾਇਆ॥ਕਹੈਨਾਨਕੁਗੁਰਪਰਸਾਦੀਜਿਨਾ
ਲਿਵਲਾਗੀਤਿਨੀਵਿਚੇਮਾਇਆਪਾਇਆ॥੨੯॥ਹਰਿਆਪਿਅਮੁਲਕੁਹੈ
ਮੁਲਿਨਪਾਇਆਜਾਇ॥ਮੁਲਿਨਪਾਇਆਜਾਇਕਿਸੈਵਿਟਹੁਰਹੇਲੋਕਵਿ
ਲਲਾਇ॥ਐਸਾਸਤਿਗੁਰੁਜੇਮਿਲੈਤਿਸਨੋਸਿਰੁਸਉਪੀਐਵਿਚਹੁਆਪੁਜਾਇ
॥ਜਿਸਦਾਜੀਉਤਿਸੁਮਿਲਿਰਹੈਹਰਿਵਸੈਮਨਿਆਇ॥ਹਰਿਆਪਿਅਮੁਲਕੁ
ਹੈਭਾਗਤਿਨਾਕੇਨਾਨਕਾਜਿਨਹਰਿਪਲੈਪਾਇ॥੩੦॥ਹਰਿਰਾਸਿਮੇਰੀਮਨੁਵਣਜਾ
ਰਾ॥ਹਰਿਰਾਸਿਮੇਰੀਮਨੁਵਣਜਾਰਾਸਤਿਗੁਰਤੇਰਾਸਿਜਾਣੀ॥ਹਰਿਹਰਿਨਿਤਜਪਿ
ਹੁਜੀਅਹੁਲਾਹਾਖਟਿਹੁਦਿਹਾੜੀ॥ਏਹੁਧਨੁਤਿਨਾਮਿਲਿਆਜਿਨਹਰਿਆਪੇਭਾ
ਣਾ॥ਕਹੈਨਾਨਕੁਹਰਿਰਾਸਿਮੇਰੀਮਨੁਹੋਆਵਣਜਾਰਾ॥੩੧॥ਏਰਸਨਾਤੂਅਨਰ
ਸਿਰਾਚਿਰਹੀਤੇਰੀਪਿਆਸਨਜਾਇ॥ਪਿਆਸਨਜਾਇਹੋਰਤੁਕਿਤੈਜਿਚਰੁਹ
ਰਿਰਸੁਪਲੈਨਪਾਇ॥ਹਰਿਰਸੁਪਾਇਪਲੈਪੀਐਹਰਿਰਸੁਬਹੁੜਿਨਤ੍ਰਿਸਨਾ
ਲਾਗੈਆਇ॥ਏਹੁਹਰਿਰਸੁਕਰਮੀਪਾਈਐਸਤਿਗੁਰੁਮਿਲੈਜਿਸੁਆਇ॥ਕਹੈ
ਨਾਨਕੁਹੋਰਿਅਨਰਸਸਭਿਵੀਸਰੇਜਾਹਰਿਵਸੈਮਨਿਆਇ॥੩੨॥ਏਸਰੀਰਾਮੇਰਿ
ਆਹਰਿਤੁਮਮਹਿਜੋਤਿਰਖੀਤਾਤੂਜਗਮਹਿਆਇਆ॥ਹਰਿਜੋਤਿਰਖੀਤੁਧਵਿ
ਚਿਤਾਤੂਜਗਮਾਹਿਆਇਆ॥ਹਰਿਆਪੇਮਾਤਾਆਪੇਪਿਤਾਜਿਨਿਜੀਉਉਪਾਇ
ਜਗਤੁਦਿਖਾਇਆ॥ਗੁਰਪਰਸਾਦੀਬੁਝਿਆਤਾਚਲਤੁਹੋਆਚਲਤੁਨਦਰੀ

ਆਇਆ॥ਕਹੈਨਾਨਕੁਜਿਸਿਸਿਰਜਿਰਚਿਆਜੋਤਿਰਾਖੀਤਾਤੂਜਗਮਹਿ
ਆਇਆ॥੩੩॥ਮਨਿਚਾਉਭਇਆਪ੍ਰਭਆਗਮੁਸੁਣਿਆ॥ਹਰਿਮੰਗਲੁਗਾਉ
ਸਖੀਗ੍ਰਿਹੁਮੰਦਰੁਬਣਿਆ॥ਹਰਿਗਾਉਮੰਗਲੁਨਿਤਸਖੀਏਸੋਗੁਦੂਖੁਨਵਿਆ
ਪੈ॥ਗੁਰਚਰਨਲਾਗੇਦਿ..ਸਭਾਗੇਆਪਣਾਪਿਰੁਜਾਪਏ॥ਅਨਹਤਬਾਣੀ
ਗੁਰਸਬਦਿਜਾਣੀਹਰਿਨਾਮੁਹਰਿਰਸੁਭੋਗੋ॥ਕਹੈਨਾਨਕੁਪ੍ਰਭੁਆਪਿਮਿਲਿਆ
ਕਰਣਕਾਰਣਜੋਗੋ॥੩੪॥ਏਸਰੀਰਾਮੇਰਿਆਇਸੁਜਗਮਹਿਆਇਕੈਕਿਆਤੁਧੁ
ਕਰਮਕਮਾਇਆ॥ਕਿਕਰਮਕਮਾਇਆਤੁਧੁਸਰੀਰਾਜਾਤੂਜਗਮਹਿਆਇਆ
ਜਿਨਿਹਰਿਤੇਰਾਰਚਨੁਰਚਿਆਸੋਹਰਿਮਨਿਨਵਸਾਇਆ॥ਗੁਰਪਰਸਾਦੀਹਰਿਮੰ
ਨਿਵਸਿਆਪੂਰਬਿਲਿਖਿਆਪਾਇਆ॥ਕਹੈਨਾਨਕੁਏਹੁਸਰੀਰੁਪਰਵਾਣੁਹੋਆ
ਜਿਨਿਸਤਿਗੁਰਸਿਉਚਿਤੁਲਾਇਆ॥੩੫॥ਏਨੇਤ੍ਰਹੁਮੇਰਿਹੋਹਰਿਤੁਮਮਹਿਜੋ
ਤਿਧਰੀਹਰਿਬਿਨੁਅਵਰੁਨਦੇਖਹੁਕੋਈ॥ਹਰਿਬਿਨੁਅਵਰੁਨਦੇਖਹੁਕੋਈਨਦ
ਰਿਨਿਹਾਲਿਆ॥ਏਹੁਵਿਸੁਸੰਸਾਰੁਤੁਮਦੇਖਦੇਏਹੁਹਰਿਕਾਰੂਪੁਹੈਹਰਿਰੂਪੁਨਦ
ਰੀਆਇਆ॥ਗੁਰਪਰਸਾਦੀਬੁਝਿਆਜਾਵੇਖਾਹਰਿਇਕੁਹੈਹਰਿਬਿਨੁਅਵਰੁ
ਕੋਈ॥ਕਹੈਨਾਨਕੁਏਹਿਨੇਤ੍ਰਅੰਧਸੇਸਤਿਗੁਰਿਮਿਲਿਐਦਿਬਦ੍ਰਿਸਟਿਹੋਈ॥੩੬
॥ਏਸ੍ਰਵਣਹੁਮੇਰਿਹੋਸਾਚੈਸੁਨਣੈਨੋਪਠਾਏ॥ਸਾਚੈਸੁਨਣੈਨੋਪਠਾਏਸਰੀਰਿਲਾਏ
ਸੁਣਹੁਸਤਿਬਾਣੀ॥ਜਿਤੁਸੁਣੀਮਨੁਤਨੁਹਰਿਆਹੋਆਰਸਨਾਰਸਿਸਮਾਣੀ॥ਸਚੁ
ਅਲਖਵਿਡਾਣੀਤਾਕੀਗਤਿਕਹੀਨਜਾਏ॥ਕਹੈਨਾਨਕੁਅੰਮ੍ਰਿਤਨਾਮੁਸੁਣਹੁਪਵਿ
ਤ੍ਰਹੋਵਹੁਸਾਚੈਸੁਨਣੈਨੋਪਠਾਏ॥੩੭॥ਹਰਿਜੀਉਗੁਫਾਅੰਦਰਿਰਖਿਕੈਵਾਜਾਪ
ਵਣੁਵਜਾਇਆ॥ਵਜਾਇਆਵਾਜਾਪਉਣਨਉਦੁਆਰੇਪਰਗਟੁਕੀਏਦਸ
ਗੁਪਤੁਰਖਾਇਆ॥ਗੁਰਦੁਆਰੈਲਾਇਭਾਵਨੀਇਕਨਾਦਸਵਾਦੁਆਰੁਦਿਖ
ਇਆ॥ਤਹਅਨੇਕਰੂਪਨਾਉਨਵਨਿਧਿਤਿਸਦਾਅੰਤੁਨਜਾਈਪਾਇਆ॥ਕਹੈ
ਨਾਨਕਹਰਿਪਿਆਰੈਜੀਉਗੁਫਾਅੰਦਰਿਰਖਿਕੈਵਾਜਾਪਵਣੁਵਜਾਇਆ॥੩੮
॥ਏਹੁਸਾਚਾਸੋਹਿਲਾਸਾਚੈਘਰਿਗਾਵਹੁ॥ਗਾਵਹੁਤਸੋਹਿਲਾਘਰਿਸਾਚੈਜਿਥੈ

ਸਦਾਸਚੁਧਿਆਵਹੇ॥ਸਚੋਧਿਆਵਹਿਜਾਤੁਧੁਭਾਵਹਿਗੁਰਮੁਖਿਜਿਨਾਬੁਝਾਵਹੇ॥
ਇਹੁਸਚੁਸਭਨਾਕਾਖਸਮੁਹੈਜਿਸੁਬਖਸੇਸੋਜਨੁਪਾਵਹੇ॥ਕਹੈਨਾਨਕੁਸਚੁਸੋਹਿਲਾਸ
ਚੈਘਰਿਗਾਵਹੇ॥੩੯॥ਅਨਦੁਸੁਣਹੁਵਡਭਾਗੀਹੋਸਗਲਮਨੋਰਥਪੂਰੇ॥ਪਾਰਬ
ਹਮੁਪ੍ਰਭੁਪਾਇਆਉਤਰੇਸਗਲਵਿਸੂਰੇ॥ਦੂਖਰੋਗਸੰਤਾਪਉਤਰੇਸੁਣੀਸਚੀਬਾਣੀ
॥ਸੰਤਸਾਜਨਭਏਸਰਸੇਪੂਰੇਗੁਰਤੇਜਾਣੀ॥ਸੁਣਤੇਪੁਨੀਤਕਹਤੇਪਵਿਤ੍ਰੁਸਤਿਗੁਰੁ
ਰਹਿਆਭਰਪੂਰੇ॥ਬਿਨਵੰਤਿਨਾਨਕੁਗੁਰਚਰਣਲਾਗੇਵਾਜੇਅਨਹਦਤੂਰੇ॥੪੦॥
੧॥

ਰਾਮਕਲੀ॥ ਸਦੁ॥ ੴਸਤਿਗੁਰਪ੍ਰਸਾਦਿ॥

ਜਗਿਦਾਤਾਸੋਇਭਗਤਿਵਛਲੁਤਿਹੁਲੋਇਜੀਉ॥ਗੁਰਸਬਦਿਸਮਾਵਏਅ
ਵਰੁਨਜਾਣੈਕੋਇਜੀਉ॥ਅਵਰੋਨਜਾਣਹਿਸਬਦਿਗੁਰਕੈਏਕੁਨਾਮੁਧਿਆਵਹੇ
॥ਪਰਸਾਦਿਨਾਨਕਗੁਰੂਅੰਗਦਪਰਮਪਦਵੀਪਾਵਹੇ॥ਆਇਆਹਕਾਰਾਚਲ
ਣਵਾਰਾਹਰਿਰਾਮਨਾਮਿਸਮਾਇਆ॥ਜਗਿਅਮਰੁਅਟਲੁਅਤੋਲੁਠਾਕੁਰੁਭਗਤਿ
ਤੇਹਰਿਪਾਇਆ॥੧॥ਹਰਿਭਾਣਾਗੁਰਭਾਇਆਗੁਰੁਜਾਵੈਹਰਿਪ੍ਰਭਪਾਸਿਜੀਉ
॥ਸਤਿਗੁਰੁਕਰੇਹਰਿਪਹਿਬੇਨਤੀਮੇਰੀਪੈਜਰਖਹੁਅਰਦਾਸਿਜੀਉ॥ਪੈਜਰਾਖਹੁ
ਹਰਿਜਨਹਕੇਰੀਹਰਿਦੇਹੁਨਾਮੁਨਿਰੰਜਨੋ॥ਅੰਤਿਚਲਦਿਆਹੋਇਬੇਲੀਜਮਦੂ
ਤਕਾਲੁਨਿਖੰਜਨੋ॥ਸਤਿਗੁਰੂਕੀਬੇਨਤੀਪਾਈਹਰਿਪ੍ਰਭਿਸੁਣੀਅਰਦਾਸਿਜੀਉ
॥ਹਰਿਧਾਰਿਕਿਰਪਾਸਤਿਗੁਰੁਮਿਲਾਇਆਧਨੁਧਨੁਕਹੈਸਾਬਾਸਿਜੀਉ॥੨॥
ਮੇਰੇਸਿਖਸੁਣਹੁਪੁਤਭਾਈਹੋਮੇਰੈਹਰਿਭਾਣਾਆਉਮੈਪਾਸਿਜੀਉ॥ਹਰਿਭਾਣਾ
ਗੁਰਭਾਇਆਮੇਰਾਹਰਿਪ੍ਰਭੁਕਰੇਸਾਬਾਸਿਜੀਉ॥ਭਗਤੁਸਤਿਗੁਰੁਪੁਰਖੁਸੋਈਜਿ
ਸੁਹਰਿਪ੍ਰਭਭਾਣਾਭਾਵਏ॥ਆਨੰਦਅਨਹਦਵਜਹਿਵਾਜੇਹਰਿਆਪਿਗਲਿਮੇ
ਲਾਵਏ॥ਤੁਸੀਪੁਤਭਾਈਪਰਵਾਰੁਮੇਰਾਮਨਿਵੇਖਹੁਕਰਿਨਿਰਜਾਸਿਜੀਉ॥ਧੁ
ਰਿਲਿਖਿਆਪਰਵਾਣਾਫਿਰੈਨਾਹੀਗੁਰੁਜਾਇਹਰਿਪ੍ਰਭਪਾਸਿਜੀਉ॥੩॥ਸਤਿ
ਗੁਰਭਾਣੈਆਪਣੈਬਹਿਪਰਵਾਰੁਸਦਾਇਆ॥ਮਤਮੈਪਿਛੈਕੋਈਰੋਵਸੀ

ਸੋਮੈਮੂਲਿਨਭਾਇਆ॥ਮਤੁਪੈਝੈਮਤੁਬਿਗਸੈਜਿਸੁਮਿਤਕੀਪੈਜਭਾਵਏ॥
ਤੁਸੀਵੀਚਾਰਿਦੇਖਹੁਪੁਤਭਾਈਹਰਿਸਤਿਗੁਰੂਪੈਨਾਵਏ॥ਸਤਿਗੁਰੂਪਰਤੀਖਿਹੋਦੈ
ਬਹਿਰਾਜੁਆਪਿਟਿਕਾਇਆ॥ਸਭਿਸਿਖਬੰਧਪਪੁਤਭਾਈਰਾਮਦਾਸਪੈਰੀਪਾਇ
ਆ॥੪॥ਅੰਤੇਸਤਿਗੁਰੁਬੋਲਿਆਮੈਪਿਛੈਕੀਰਤਨੁਕਰਿਅਹੁਨਿਰਬਾਣੁਜੀ
ਉ॥ਕੇਸੋਗੋਪਾਲਪੰਡਿਤਸਦਿਅਹੁਹਰਿਹਰਿਕਥਾਪੜਹਿਪੁਰਾਣੁਜੀਉ॥ਹਰਿਕਥਾ
ਪੜੀਐਹਰਿਨਾਮੁਸੁਣੀਐਬੇਬਾਣੁਹਰਿਰੰਗੁਗੁਰਭਾਵਏ॥ਪਿੰਡੁਪਤਲਿਕਿਰਿ
ਆਦੀਵਾਫੁਲਹਰਿਸਰਿਪਾਵਏ॥ਹਰਿਭਾਇਆਸਤਿਗੁਰੁਬੋਲਿਆਹਰਿਮਿ
ਲਿਆਪੁਰਖੁਸੁਜਾਣੁਜੀਉ॥ਰਾਮਦਾਸਸੋਢੀਤਿਲਕੁਦੀਆਗੁਰਸਬਦੁਸਚੁਨੀ
ਸਾਣੁਜੀਉ॥੫॥ਸਤਿਗੁਰੁਪੁਰਖੁਜਿਬੋਲਿਆਗੁਰਸਿਖਾਮੰਨਿਲਈਰਜਾਇਜੀ
ਉ॥ਮੋਹਰੀਪੁਤੁਸਨਮੁਖੁਹੋਇਆਰਾਮਦਾਸੈਪੈਰੀਪਾਇਜੀਉ॥ਸਭਪਵੈਪੈਰੀਸਤਿ
ਗੁਰੂਕੇਰੀਜਿਥੈਗੁਰੂਆਪੁਰਖਿਆ॥ਕੋਈਕਰਿਬਖੀਲੀਨਿਵੈਨਾਹੀਫਿਰਿਸਤਿਗੁ
ਰੂਆਣਿਨਿਵਾਇਆ॥ਹਰਿਗੁਰਹਿਭਾਣਾਦੀਈਵਡਿਆਈਧੁਰਿਲਿਖਿਆਲੇ
ਖੁਰਜਾਇਜੀਉ॥ਕਹੈਸੁੰਦਰੁਸੁਣਹੁਸੰਤਹੁਸਭੁਜਗਤੁਪੈਰੀਪਾਇਜੀਉ॥

ਰਾਮਕਲੀਮਹਲਾ੫ ਛੰਤ ੴਸਤਿਗੁਰਪ੍ਰਸਾਦਿ॥

ਸਾਜਨੜਾਮੇਰਾਸਾਜਨੜਾਨਿਕਟਿਖਲੋਇਅੜਾਮੇਰਾਸਾਜਨੜਾ॥ਜਾਨੀਅੜਾ
ਹਰਿਜਾਨੀਅੜਾਨੈਣਅਲੋਇਅੜਾਹਰਿਜਾਨੀਅੜਾ॥ਨੈਣਅਲੋਇਆਘਟਿ
ਘਟਿਸੋਇਆਅਤਿਅੰਮ੍ਰਿਤਪ੍ਰਿਅਗੂੜਾ॥ਨਾਲਿਹੋਵੰਦਾਲਹਿਨਸਕੰਦਾਸੁਆ
ਉਨਜਾਣੈਮੂੜਾ॥ਮਾਇਆਮਦਿਮਾਤਾਹੋਛੀਬਾਤਾਮਿਲਣੁਨਜਾਈਭਰਮਧੜਾ
॥ਕਹੁਨਾਨਕਗੁਰਬਿਨੁਨਾਹੀਸੂਝੈਹਰਿਸਾਜਨੁਸਭਕੈਨਿਕਟਿਖੜਾ॥੧॥ਗੋਬਿੰਦਾ
ਮੇਰੇਗੋਬਿੰਦਾਪ੍ਰਾਣਅਧਾਰਾਮੇਰੇਗੋਬਿੰਦਾ॥ਕਿਰਪਾਲਾਮੇਰੇਕਿਰਪਾਲਾਦਾਨਦਾ
ਤਾਰਾਮੇਰੇਕਿਰਪਾਲਾ॥ਦਾਨਦਾਤਾਰਾਅਪਰਅਪਾਰਾਘਟਘਟਅੰਤਰਿਸੋਹਨਿ
ਆ॥ਇਕਦਾਸੀਧਾਰੀਸਬਲਪਸਾਰੀਜੀਅਜੰਤਲੈਮੋਹਨਿਆ॥ਜਿਸਨੋਰਾਖੈ

ਭਾਖੈਗੁਰਕਾਸਬਦੁਬੀਚਾਰਾ॥ਕਹੁਨਾਨਕਜੋਪ੍ਰਭਕਉਭਾਣਾਤਿਸਹੀਕਉਪ੍ਰਭੁ
ਪਿਆਰਾ॥੨॥ਮਾਣੋਪ੍ਰਭਮਾਣੋ ਮੇਰੇਪ੍ਰਭਕਾਮਾਣੋ॥ਜਾਣੋਪ੍ਰਭੁਜਾਣੋ
ਸੁਆਮੀਸੁਘੜੁਸੁਜਾਣੋ॥ਸੁਘੜਸੁਜਾਨਾਸਦਪਰਧਾਨਾਅੰਮ੍ਰਿਤੁਹਰਿਕਾਨਾਮ
ਾ॥ਚਾਖਿਅਘਾਣੇਸਾਰਿਗਪਾਣੇਜਿਨਕੈਭਾਗਮਥਾਨਾ॥ਤਿਨਹੀਪਾਇਆਤਿਨ
ਹਿਧਿਆਇਆਸਗਲਤਿਸੈਕਾਮਾਣੋ॥ਕਹੁਨਾਨਕਥਿਰੁਤਖਤਿਨਿਵਾਸੀਸਚੁ
ਤਿਸੈਦੀਬਾਣੋ॥੩॥ਮੰਗਲਾਹਰਿਮੰਗਲਾਮੇਰੇਪ੍ਰਭਕੈਸੁਣੀਐਮੰਗਲਾ॥ਸੋਹਿ
ਲੜਾਪ੍ਰਭਸੋਹਿਲੜਾਅਨਹਦਧੁਨੀਐਸੋਹਿਲੜਾ॥ਅਨਹਦਵਾਜੇਸਬਦਅਗ
ਾਜੇਨਿਤਨਿਤਜਿਸਹਿਵਧਾਈ॥ਸੋਪ੍ਰਭੁਧਿਆਈਐਸਭੁਕਿਛੁਪਾਈਐਮਰੈਨ
ਆਵੈਜਾਈ॥ਚੂਕੀਪਿਆਸਾਪੂਰਨਆਸਾਗੁਰਮੁਖਿਮਿਲੁਨਿਰਗੁਨੀਐ॥ਕਹੁ
ਨਾਨਕਘਰਿਪ੍ਰਭਮੇਰੇਕੈਨਿਤਨਿਤਮੰਗਲੁਸੁਨੀਐ॥੪॥੧॥ਰਾਮਕਲੀਮਹਲ
ਾ੫ ॥ਹਰਿਹਰਿਧਿਆਇਮਨਾਖਿਨੁਨਵਿਸਾਰੀਐ॥ਰਾਮਰਾਮਾਰਾਮਰਮਾ
ਕੰਠਿਉਰਧਾਰੀਐ॥ਉਰਧਾਰਿਹਰਿਹਰਿਪੁਰਖੁਪੂਰਨੁਪਾਰਬ੍ਰਹਮੁਨਿਰੰਜਨੋ॥ਭੈ
ਦੂਰਿਕਰਤਾਪਾਪਹਰਤਾਦੁਸਹਦੁਖਭਵਖੰਡਨੋ॥ਜਗਦੀਸਈਸਗੁਪਾਲਮਾਧੋ
ਗੁਣਗੋਵਿੰਦਵੀਚਾਰੀਐ॥ਬਿਨਵੰਤਿਨਾਨਕਮਿਲਿਸੰਗਿਸਾਧੂਦਿਨਸੁਰੈਣਿ
ਚਿਤਾਰੀਐ॥੧॥ਚਰਨਕਮਲਆਧਾਰੁਜਨਕਾਆਸਰਾ॥ਮਾਲੁਮਿਲਖਭੰਡਾ
ਰਨਾਮੁਅਨੰਤਧਰਾ॥ਨਾਮੁਨਰਹਰਨਿਧਾਨੁਜਿਨਕੈਰਸਭੋਗਏਕਨਰਾਇਣਾ॥ਰ
ਸੁਰੂਪਰੰਗਅਨੰਤਬੀਠਲਸਾਸਿਸਾਸਿਧਿਆਇਣਾ॥ਕਿਲਵਿਖਹਰਣਾਨਾਮ
ਪੁਨਹਚਰਣਾਨਾਮੁਜਮਕੀਤ੍ਰਾਸਹਰਾ॥ਬਿਨਵੰਤਿਨਾਨਕਰਾਸਿਜਨਕੀਚਰਨਕਮ
ਲਹਆਸਰਾ॥੨॥ਗੁਣਬੇਅੰਤਸੁਆਮੀਤੇਰੇਕੋਇਨਜਾਨਈ॥ਦੇਖਿਚਲ
ਤਦਇਆਲਸੁਣਿਭਗਤਵਖਾਨਈ॥ਜੀਅਜੰਤਸਭਿਤੁਝੁਧਿਆਵਹਿਪੁਰ
ਖੁਪਤਿਪਰਮੇਸਰਾ॥ਸਰਬਜਾਚਿਕਏਕੁਦਾਤਾਕਰੁਣਾਮੈਜਗਦੀਸਰਾ॥ਸਾਧੂਸੰ
ਤੁਸੁਜਾਣੁਸੋਈਜਿਸਹਿਪ੍ਰਭਜੀਮਾਨਈ॥ਬਿਨਵੰਤਿਨਾਨਕਕਰਹੁਕਿਰਪਾਸੋਇ
ਤੁਝਹਿਪਛਾਨਈ॥੩॥ਮੋਹਿਨਿਰਗੁਣਅਨਾਥੁਸਰਣੀਆਇਆ॥ਬਲਿਬ

ਲਿਬਲਿਗੁਰਦੇਵਜਿਨਿਨਾਮੁਦ੍ਰਿੜਾਇਆ॥ਗੁਰਿਨਾਮੁਦੀਆਕੁਸਲੁਥੀਆ
ਸਰਬਇਛਾਪੁੰਨੀਆ॥ਜਲਨਿਬੁਝਾਈਸਾਂਤਿਆਈਮਿਲੇਚਿਰੀਵਿਛੁੰਨਿਆ
॥ਆਨੰਦਹਰਖਸਹਜਸਾਚੇਮਹਾਮੰਗਲਗੁਣਗਾਇਆ॥ਬਿਨਵੰਤਿਨਾਨਕਨਾ
ਮੁਪ੍ਰਭਕਾਗੁਰਪੂਰੇਤੇਪਾਇਆ॥੪॥੨॥ਰਾਮਕਲੀਮਹਲਾ ੫ ॥ਰੁਣ
ਝੁਣੋਸਬਦੁਅਨਾਹਦੁਨਿਤਉਠਿਗਾਈਐਸੰਤਨਕੈ॥ਕਿਲਵਿਖਸਭਿਦੋਖ
ਬਿਨਾਸਨੁਹਰਿਨਾਮੁਜਪੀਐਗੁਰਮੰਤਨਕੈ॥ਹਰਿਨਾਮੁਲੀਜੈਅਮਿਉਪੀਜੈਰੈ
ਣਿਦਿਨਸੁਅਰਾਧੀਐ॥ਜੋਗਦਾਨਅਨੇਕਕਿਰਿਆਲਗਿਚਰਣਕਮਲਹਸਾਧੀ
ਐ॥ਭਉਭਗਤਿਦਇਆਲਮੋਹਨਦੂਖਸਗਲੇਪਰਹਰੈ॥ਬਿਨਵੰਤਿਨਾਨਕ
ਤਰੈਸਾਗਰੁਧਿਆਇਸੁਆਮੀਨਰਹਰੈ॥੧॥ਸੁਖਸਾਗਰਗੋਬਿੰਦਸਿਮਰਣੁਭ
ਗਤਗਾਵਹਿਗੁਣਤੇਰੇਰਾਮ॥ਅਨਦਮੰਗਲਗੁਰਚਰਣੀਲਾਗੇਪਾਏਸੂਖਘ
ਨੇਰੇਰਾਮ॥ਸੁਖਨਿਧਾਨੁਮਿਲਿਆਦੂਖਹਰਿਆਕ੍ਰਿਪਾਕਰਿਪ੍ਰਭਿਰਾਖਿਆ॥
ਹਰਿਚਰਣਲਾਗਾਭ੍ਰਮੁਭਉਭਾਗਾਹਰਿਨਾਮੁਰਸਨਾਭਾਖਿਆ॥ਹਰਿਏਕੋਚਿ
ਤਵੈਪ੍ਰਭੁਏਕੁਗਾਵੈਹਰਿਏਕੁਦ੍ਰਿਸਟੀਆਇਆ॥ਬਿਨਵੰਤਿਨਾਨਕਪ੍ਰਭਿ
ਕਰੀਕਿਰਪਾਪੂਰਾਸਤਿਗੁਰੁਪਾਇਆ॥੨॥ਮਿਲਿਰਹੀਐਪ੍ਰਭਸਾਧਜਨਾ
ਮਿਲਿਹਰਿਕੀਰਤਨੁਸੁਨੀਐਰਾਮ॥ਦਇਆਲਪ੍ਰਭੂਦਾਮੋਦਰਮਾਧੋਅੰਤੁਨਪਾ
ਈਐਗੁਨੀਐਰਾਮ॥ਦਇਆਲਦੁਖਹਰਸਰਣਿਦਾਤਾਸਗਲਦੋਖਨਿਵਾ
ਰਣੋ॥ਮੋਹਸੋਗਵਿਕਾਰਬਿਖੜੇਜਪਤਨਾਮਉਧਾਰਣੋ॥ਸਭਿਜੀਅਤੇਰੇਪ੍ਰ
ਭੂਮੇਰੇਕਰਿਕਿਰਪਾਸਭਰੇਣਥੀਵਾ॥ਬਿਨਵੰਤਿਨਾਨਕਪ੍ਰਭਮਇਆਕੀਜੈ
ਨਾਮੁਤੇਰਾਜਪਿਜੀਵਾ॥੩॥ਰਾਖਿਲੀਏਪ੍ਰਭਿਭਗਤਜਨਾਅਪਣੀਚਰਣੀ
ਲਾਏਰਾਮ॥ਆਠਪਹਰਅਪਨਾਪ੍ਰਭੁਸਿਮਰਹਏਕੋਨਾਮੁਧਿਆਏਰਾਮ॥
ਧਿਆਇਸੋਪ੍ਰਭੁਤਰੇਭਵਜਲਰਹੇਆਵਣਜਾਣਾ॥ਸਦਾਸੁਖੁਕਲਿਆ
ਣਕੀਰਤਨੁਪ੍ਰਭਲਗਾਮੀਠਾਭਾਣਾ॥ਸਭਇਛਪੁੰਨੀਆਸਪੂਰੀਮਿਲੇਸ
ਤਿਗੁਰਪੂਰਿਆ॥ਬਿਨਵੰਤਿਨਾਨਕਪ੍ਰਭਿਆਪਿਮੇਲੇਫਿਰਿਨਾਹੀਦੂਖਵਿਸੂ

ਰਿਆ॥੪॥੩॥ਰਾਮਕਲੀਮਹਲਾ੫ ਛੰਤ ਸਲੋਕੁ॥ ॥ਚਰਨਕਮਲ
ਸਰਣਾਗਤੀਅਨਦਮੰਗਲਗੁਣਗਾਮ॥ਨਾਨਕਪ੍ਰਭੁਆਰਾਧੀਐਬਿਪਤਿਨਿਵਾਰਣ
ਰਾਮ॥੧॥ਛੰਤੁ॥ ॥ਪ੍ਰਭਬਿਪਤਿਨਿਵਾਰਣੋਤਿਸੁਬਿਨੁਅਵਰੁਨਕੋਇਜੀਉ॥
ਸਦਾਸਦਾਹਰਿਸਿਮਰੀਐਜਲਿਥਲਿਮਹੀਅਲਿਸੋਇਜੀਉ॥ਜਲਿਥਲਿਮਹੀ
ਅਲਿਪੂਰਿਰਹਿਆਇਕਨਿਮਖਮਨਹੁਨਵੀਸਰੈ॥ਗੁਰਚਰਨਲਾਗੇਦਿਨਸਭੇ
ਸੁਭਸਰਬਗੁਣਜਗਦੀਸਰੈ॥ਕਰਿਸੇਵਸੇਵਕਦਿਨਸੁਰੈਣੀਤਿਸੁਭਾਵੈਸੋਹੋਇਜੀ
ਉ॥ਬਲਿਜਾਇਨਾਨਕਸੁਖਹਦਾਤੇਪਰਗਾਸੁਮਨਿਤਨਿਹੋਇਜੀਉ॥੧॥ਸਲੋਕੁ
॥ਹਰਿਸਿਮਰਤਮਨੁਤਨੁਸੁਖੀਬਿਨਸੀਦੁਤੀਆਸੋਚ॥ਨਾਨਕਟੇਕਗੋਪਾਲਕੀਗੋ
ਬਿੰਦਸੰਕਟਮੋਚ॥੧॥ਛੰਤੁ॥ ॥ਭੈਸੰਕਟਕਾਟੇਨਾਰਾਇਣਦਇਆਲਜੀ
ਉ॥ਹਰਿਗੁਣਆਨੰਦਗਾਏਪ੍ਰਭਦੀਨਾਨਾਥਪ੍ਰਤਿਪਾਲਜੀਉ॥ਪ੍ਰਤਿਪਾਲਅ
ਚੁਤਪੁਰਖੁਏਕੋਤਿਸਹਿਸਿਉਰੰਗੁਲਾਗਾ॥ਕਰਚਰਨਮਸਤਕੁਮੇਲਿਲੀਨੇਸ
ਦਾਅਨਦਿਨੁਜਾਗਾ॥ਜੀਉਪਿੰਡੁਗ੍ਰਿਹੁਥਾਨੁਤਿਸਕਾਤਨੁਜੋਬਨੁਧਨੁਮਾਲੁਜੀਉ
॥ਸਦਸਦਾਬਲਿਜਾਇਨਾਨਕਸਰਬਜੀਆਪ੍ਰਤਿਪਾਲਜੀਉ॥੨॥ਸਲੋਕੁ॥
ਰਸਨਾਉਚਰੈਹਰਿਹਰੇਗੁਣਗੋਵਿੰਦਵਖਿਆਨ॥ਨਾਨਕਪਕੜੀਟੇਕਏਕਪਰਮੇਸ
ਰੁਖੇਨਿਦਾਨ॥੧॥ਛੰਤੁ॥ ॥ਸੋਸੁਆਮੀਪ੍ਰਭੁਰਖਕੋਅੰਚਲਿਤਾਕੈਲਾਗੁਜੀ
ਉ॥ਭਜੁਸਾਧੂਸੰਗਿਦਇਆਲਦੇਵਮਨਕੀਮਤਿਤਿਆਗੁਜੀਉ॥ਇਕਓਟ
ਕੀਜੈਜੀਉਦੀਜੈਆਸਾਇਕਧਰਣੀਧਰੈ॥ਸਾਧਸੰਗੇਹਰਿਨਾਮਰੰਗੇਸੰਸਾਰੁਸਾਗ
ਰੁਸਭੁਤਰੈ॥ਜਨਮਮਰਣਬਿਕਾਰਛੂਟੇਫਿਰਿਨਲਾਗੈਦਾਗੁਜੀਉ॥ਬਲਿਜਾ
ਇਨਾਨਕਪੁਰਖਪੂਰਨਥਿਰੁਜਾਕਾਸੋਹਾਗੁਜੀਉ॥੩॥ਸਲੋਕੁ॥ ॥ਧਰਮ
ਅਰਥਅਰੁਕਾਮਮੋਖਮੁਕਤਿਪਦਾਰਥਨਾਥ॥ਸਗਲਮਨੋਰਥਪੂਰਿਆਨਾਨਕਲਿ
ਖਿਆਮਾਥ॥੧॥ਛੰਤੁ॥ ॥ਸਗਲਇਛਮੇਰੀਪੁੰਨੀਆਮਿਲਿਆਨਿਰੰਜ
ਨਰਾਇਜੀਉ॥ਅਨਦੁਭਇਆਵਡਭਾਗੀਹੋਗ੍ਰਿਹਿਪ੍ਰਗਟੇਪ੍ਰਭਆਇਜੀਉ॥
ਗ੍ਰਿਹਿਲਾਲਆਏਪੁਰਬਿਕਮਾਏਤਾਕੀਉਪਮਾਕਿਆਗਣਾ॥ਬੇਅੰਤਪੂਰਨਸੁ

ਖਸਹਜਦਾਤਾਕਵਨਰਸਨਗੁਣਭਣਾ॥ਆਪੇਮਿਲਾਇਗਹਿਕੰਠਿਲਾਏਤਿਸੁਬਿ
ਨਾਨਹੀਜਾਏਜੀਉ॥ਬਲਿਜਾਇਨਾਨਕੁਸਦਾਕਰਤੇਸਭਮਹਿਰਹਿਆਸਮਾਏਜੀ
ਉ॥੪॥੪॥ਰਾਗੁਰਾਮਕਲੀਮਹਲਾ੫ ॥ਰਣਝੁੰਝਨੜਾਗਾਉਸਖੀਹਰਿਏ
ਕੁਧਿਆਵਹੁ॥ਸਤਿਗੁਰੁਤੁਮਸੇਵਿਸਖੀਮਨਿਚਿੰਦਿਅੜਾਫਲੁਪਾਵਹੁ॥

ਰਾਗੁਰਾਮਕਲੀਮਹਲਾ੫ ਰੁਤੀ॥ ੧ਓ ਸਤਿਗੁਰਪ੍ਰਸਾਦਿ॥ ਸਲੋਕੁ॥
ਕਰਿਬੰਦਨਪ੍ਰਭਪਾਰਬ੍ਰਹਮਬਾਛਉਸਾਧਹਧੂਰਿ॥ਆਪੁਨਿਵਾਰਿਹਰਿਹਰਿਭਜਉ
ਨਾਨਕਪ੍ਰਭਭਰਪੂਰਿ॥੧॥ਕਿਲਵਿਖਕਾਟਣਭੈਹਰਣਸੁਖਸਾਗਰਹਰਿਰਾਇ॥
ਦੀਨਦਇਆਲਦੁਖਭੰਜਨੋਨਾਨਕਨੀਤਧਿਆਇ॥੨॥ਛੰਤੁ॥ ॥ਜਸੁਗਾਵ
ਹੁਵਡਭਾਗੀਹੋਕਰਿਕਿਰਪਾਭਗਵੰਤਜੀਉ॥ਰੁਤੀਮਾਹਮੂਰਤਘੜੀਗੁਣਉਚਰ
ਤਸੋਭਾਵੰਤਜੀਉ॥ਗੁਣਰੰਗਿਰਾਤੇਧੰਨਿਤੇਜਨਜਿਨੀਇਕਮਨਿਧਿਆਇਆ॥ਸ
ਫਲਜਨਮੁਭਇਆਤਿਨਕਾਜਿਨੀਸੋਪ੍ਰਭੁਪਾਇਆ॥ਪੁੰਨਦਾਨਨਤੁਲਿਕਿਰਿ
ਆਹਰਿਸਰਬਪਾਪਾਹੰਤਜੀਉ॥ਬਿਨਵੰਤਿਨਾਨਕਸਿਮਰਿਜੀਵਾਜਨਮਮਰਣ
ਰਹੰਤਜੀਉ॥੧॥ਸਲੋਕ॥ ॥ਉਦਮੁਅਗਮੁਅਗੋਚਰੋਚਰਨਕਮਲਨਮਸ
ਕਾਰ॥ਕਥਨੀਸਾਤੁਧੁਭਾਵਸੀਨਾਨਕਨਾਮਅਧਾਰ॥੧॥ਸੰਤਸਰਣਿਸਾਜਨਪਰ
ਹੁਸੁਆਮੀਸਿਮਰਿਅਨੰਤ॥ਸੂਕੇਤੇਹਰਿਆਥੀਆਨਾਨਕਜਪਿਭਗਵੰਤ॥੨॥
ਛੰਤੁ॥ ॥ਰੁਤਿਸਰਸਬਸੰਤਮਾਹਚੇਤੁਵੈਸਾਖਸੁਖਮਾਸੁਜੀਉ॥ਹਰਿਜੀਉਨਾਹੁ
ਮਿਲਿਆਮਉਲਿਆਮਨੁਤਨੁਸਾਸੁਜੀਉ॥ਘਰਿਨਾਹੁਨਿਹਚਲੁਅਨਦੁਸਖੀਏ
ਚਰਨਕਮਲਪ੍ਰਫੁਲਿਆ॥ਸੁੰਦਰੁਸੁਘੜੁਸੁਜਾਣੁਬੇਤਾਗੁਣਗੋਵਿੰਦਅਮੁਲਿ
ਆ॥ਵਡਭਾਗਿਪਾਇਆਦੁਖੁਗਵਾਇਆਭਈਪੂਰਨਆਸਜੀਉ॥ਬਿਨਵੰਤਿ
ਨਾਨਕਸਰਣਿਤੇਰੀਮਿਟੀਜਮਕੀਤ੍ਰਾਸਜੀਉ॥੨॥ਸਲੋਕ॥ ॥ਸਾਧਸੰਗ
ਤਿਬਿਨੁਭ੍ਰਮਿਮੁਈਕਰਤੀਕਰਮਅਨੇਕ॥ਕੋਮਲਬੰਧਨਬਾਧੀਆਨਾਨਕਕਰਮ
ਹਿਲੇਖ॥੧॥ਜੋਭਾਣੇਸੇਮੇਲਿਆਵਿਛੋੜੇਭੀਆਪਿ॥ਨਾਨਕਪ੍ਰਭਸਰਣਾਗ

ਜਾਕਾਵਡਪਰਤਾਪੁ॥੨॥ਛੰਤੁ॥ ॥ਗ੍ਰੀਖਮਰੁਤਿਅਤਿਗਾਖੜੀਜੇਠਅਖਾੜੈਘਾਮ
ਜੀਉ॥ਪ੍ਰੇਮਬਿਛੋਹੁਦੁਹਾਗਣੀਦ੍ਰਿਸਟਿਨਕਰੀਰਾਮਜੀਉ॥ਨਹਦ੍ਰਿਸਟਿਆਵੈਮਰ
ਤਹਾਵੈਮਹਾਗਾਰਬਿਮੁਠੀਆ॥ਜਲਬਾਝੁਮਛੁਲੀਤੜਫੜਾਵੈਸੰਗਿਮਾਇਆਰੁ
ਠੀਆ॥ਕਰਿਪਾਪਜੋਨੀਭੈਭੀਤਹੋਈਦੇਇਸਾਸਨਜਾਮਜੀਉ॥ਬਿਨਵੰਤਿਨਾਨਕ
ਓਟਤੇਰੀਰਾਖੁਪੂਰਨਕਾਮਜੀਉ॥੩॥ਸਲੋਕ॥ ॥ਸਰਧਾਲਾਗੀਸੰਗਿਪ੍ਰੀਤ
ਮੈਇਕੁਤਿਲੁਰਹਣੁਨਜਾਇ॥ਮਨਤਨਅੰਤਰਿਰਵਿਰਹੇਨਾਨਕਸਹਜਿਸੁਭਾ
ਇ॥੧॥ਕਰੁਗਹਿਲੀਨੀਸਾਜਨਹਿਜਨਮਜਨਮਕੇਮੀਤ॥ਚਰਨਹਿਦਾਸੀਕਰਿ
ਲਈਨਾਨਕਪ੍ਰਭਹਿਤਚੀਤ॥੨॥ਛੰਤੁ॥ ॥ਰੁਤਿਬਰਸੁਸੁਹੇਲੀਆਸਾਵਣ
ਭਾਦਵੇਆਨੰਦਜੀਉ॥ਘਣਉਨਵਿਵੁਠੇਜਲਥਲਪੂਰਿਆਮਕਰੰਦਜੀਉ॥
ਪ੍ਰਭੁਪੂਰਿਰਹਿਆਸਰਬਠਾਈਹਰਿਨਾਮਨਵਨਿਧਿਗ੍ਰਿਹਭਰੇ॥ਸਿਮਰਿਸੁਆ
ਮੀਅੰਤਰਜਾਮੀਕੁਲਸਮੂਹਾਸਭਿਤਰੇ॥ਪ੍ਰਿਅਰੰਗਿਜਾਗੇਨਹਛਿਦ੍ਰਲਾਗੇਕ੍ਰਿ
ਪਾਲੁਸਦਬਖਸਿੰਦੁਜੀਉ॥ਬਿਨਵੰਤਿਨਾਨਕਹਰਿਕੰਤੁਪਾਇਆਸਦਾਮਨਿ
ਭਾਵੰਦੁਜੀਉ॥੪॥ਸਲੋਕ॥ ॥ਆਸਪਿਆਸੀਮੈਫਿਰਉਕਬਪੇਖਉਗੋ
ਪਾਲ॥ਹੈਕੋਈਸਾਜਨੁਸੰਤਜਨੁਨਾਨਕਪ੍ਰਭਮੇਲਣਹਾਰ॥੧॥ਬਿਨੁਮਿਲਬੇਸਾਂ
ਤਿਨਊਪਜੈਤਿਲੁਪਲੁਰਹਣੁਨਜਾਇ॥ਹਰਿਸਾਧਹਸਰਣਾਗਤੀਨਾਨਕਆਸ
ਪੁਜਾਇ॥੨॥ਛੰਤੁ॥ ॥ਰੁਤਿਸਰਦਅਡੰਬਰੋਅਸੂਕਤਕੇਹਰਿਪਿਆਸਜੀ
ਉ॥ਖੋਜੰਤੀਦਰਸਨੁਫਿਰਤਕਬਮਿਲੀਐਗੁਣਤਾਸਜੀਉ॥ਬਿਨੁਕੰਤਪਿਆ
ਰੇਨਹਸੂਖਸਾਰੇਹਾਰਕੰਙਣਧ੍ਰਿਗੁਬਨਾ॥ਸੁੰਦਰਿਸੁਜਾਣਿਚਤੁਰਿਬੇਤੀਸਾਸ
ਬਿਨੁਜੈਸੇਤਨਾ॥ਈਤਉਤਦਹਦਿਸਅਲੋਕਨਮਨਿਮਿਲਨਕੀਪ੍ਰਭਪਿਆਸ
ਜੀਉ॥ਬਿਨਵੰਤਿਨਾਨਕਧਾਰਿਕਿਰਪਾਮੇਲਹੁਪ੍ਰਭਗੁਣਤਾਸਜੀਉ॥੫॥ਸਲੋ
ਕ॥ ॥ਜਲਣਿਬੁਝੀਸੀਤਲਭਏਮਨਿਤਨਿਉਪਜੀਸਾਂਤਿ॥ਨਾਨਕਪ੍ਰਭ
ਪੂਰਨਮਿਲੇਦੁਤੀਆਬਿਨਸੀਭ੍ਰਾਂਤਿ॥੧॥ਸਾਧਪਠਾਏਆਪਿਹਰਿਹਮਤੁਮ
ਤੇਨਾਹੀਦੂਰਿ॥ਨਾਨਕਭ੍ਰਮਭੈਮਿਟਿਗਏਰਮਣਰਾਮਭਰਪੂਰਿ॥੨॥ਛੰਤੁ॥

ਰੁਤਿ ਸਿਸੀਅਰ ਸੀਤਲ ਹਰਿ ਪ੍ਰਗਟੇ ਮੰਘਰ ਪੋਹਿ ਜੀਉ ॥ ਜਲਨਿ ਬੁਝੀ ਦਰਸੁ ਪਾਇਆ ਬਿਨਸੇ ਮਾਇਆ ਧ੍ਰੋਹ ਜੀਉ ॥ ਸਭਿ ਕਾਮ ਪੂਰੇ ਮਿਲਿ ਹਜੂਰੇ ਹਰਿ ਚਰਣ ਸੇਵਕਿ ਸੇਵਿਆ ॥ ਹਾਰ ਡੋਰ ਸੀਗਾਰ ਸਭਿ ਰਸ ਗੁਣ ਗਾਉ ਅਲਖ ਅਭੇਵਿਆ ॥ ਭਾਉ ਭਗਤਿ ਗੋਵਿੰਦ ਬਾਂਛਤ ਜਮੁ ਨ ਸਾਕੈ ਜੋਹਿ ਜੀਉ ॥ ਬਿਨਵੰਤਿ ਨਾਨਕ ਪ੍ਰਭਿ ਆਪਿ ਮੇਲੀ ਤਹ ਨ ਪ੍ਰੇਮ ਬਿਛੋਹ ਜੀਉ ॥੫॥ ਸਲੋਕ ॥ ਹਰਿ ਧਨੁ ਪਾਇਆ ਸੋਹਾਗਣੀ ਡੋਲਤ ਨਾਹੀ ਚੀਤ ॥ ਸੰਤ ਸੰਜੋਗੀ ਨਾਨਕਾ ਗ੍ਰਿਹਿ ਪ੍ਰਗਟੇ ਪ੍ਰਭ ਮੀਤ ॥੧॥ ਨਾਦ ਬਿਨੋਦ ਅਨੰਦ ਕੋਡ ਪ੍ਰਿਅ ਪ੍ਰੀਤਮ ਸੰਗਿ ਬਨੇ ॥ ਮਨ ਬਾਂਛਤ ਫਲ ਪਾਇਆ ਹਰਿ ਨਾਨਕ ਨਾਮ ਭਨੇ ॥੨॥ ਛੰਤੁ ॥ ਹਿਮਕਰ ਰੁਤਿ ਮਨਿ ਭਾਵਤੀ ਮਾਘੁ ਫਗਣੁ ਗੁਣਵੰਤ ਜੀਉ ॥ ਸਖੀ ਸਹੇਲੀ ਗਾਉ ਮੰਗਲੋ ਗ੍ਰਿਹਿ ਆਏ ਹਰਿ ਕੰਤ ਜੀਉ ॥ ਗ੍ਰਿਹਿ ਲਾਲ ਆਏ ਮਨਿ ਧਿਆਏ ਸੇਜ ਸੁੰਦਰਿ ਸੋਹੀਆ ॥ ਵਣੁ ਤ੍ਰਿਣੁ ਤ੍ਰਿਭਵਣ ਭਏ ਹਰਿਆ ਦੇਖਿ ਦਰਸਨ ਮੋਹੀਆ ॥ ਮਿਲੇ ਸੁਆਮੀ ਇਛ ਪੁੰਨੀ ਮਨਿ ਜਪਿਆ ਨਿਰਮਲ ਮੰਤ ਜੀਉ ॥ ਬਿਨਵੰਤਿ ਨਾਨਕ ਨਿਤ ਕਰਹੁ ਰਲੀਆ ਹਰਿ ਮਿਲੇ ਸ੍ਰੀਧਰ ਕੰਤ ਜੀਉ ॥੬॥ ਸਲੋਕ ॥ ਸੰਤ ਸਹਾਈ ਜੀਅ ਕੇ ਭਵਜਲ ਤਾਰਣਹਾਰ ॥ ਸਭ ਤੇ ਊਚੇ ਜਾਣੀਅਹਿ ਨਾਨਕ ਨਾਮ ਪਿਆਰ ॥੧॥ ਜਿਨ ਜਾਨਿਆ ਸੇਈ ਤਰੇ ਸੇ ਸੂਰੇ ਸੇ ਬੀਰ ॥ ਨਾਨਕ ਤਿਨ ਬਲਿਹਾਰਣੈ ਹਰਿ ਜਪਿ ਉਤਰੇ ਤੀਰ ॥੨॥ ਛੰਤੁ ॥ ਚਰਣ ਬਿਰਾਜਿਤ ਸਭ ਊਪਰੇ ਮਿਟਿਆ ਸਗਲ ਕਲੇਸੁ ਜੀਉ ॥ ਆਵਣ ਜਾਵਣ ਦੁਖ ਹਰੇ ਹਰਿ ਭਗਤਿ ਕੀਆ ਪਰਵੇਸੁ ਜੀਉ ॥ ਹਰਿ ਰੰਗਿ ਰਾਤੇ ਸਹਜਿ ਮਾਤੇ ਤਿਲੁ ਨ ਮਨ ਤੇ ਬੀਸਰੈ ॥ ਤਜਿ ਆਪੁ ਸਰਣੀ ਪਰੇ ਚਰਣੀ ਸਰਬ ਗੁਣ ਜਗਦੀਸਰੈ ॥ ਗੋਵਿੰਦ ਗੁਣ ਨਿਧਿ ਸ੍ਰੀਰੰਗ ਸੁਆਮੀ ਆਦਿ ਕਉ ਆਦੇਸੁ ਜੀਉ ॥ ਬਿਨਵੰਤਿ ਨਾਨਕ ਮਇਆ ਧਾਰਹੁ ਜੁਗੁ ਜੁਗੋ ਇਕ ਵੇਸੁ ਜੀਉ ॥੮॥੧॥

ਰਾਮਕਲੀ ਮਹਲਾ ੧ ॥ ਦਖਣੀ ਓਅੰਕਾਰੁ ॥ ੴ ਸਤਿਗੁਰ ਪ੍ਰਸਾਦਿ ॥

ਓਅੰਕਾਰਿ ਬ੍ਰਹਮਾ ਉਤਪਤਿ ॥ ਓਅੰਕਾਰੁ ਕੀਆ ਜਿਨਿ ਚਿਤਿ ॥ ਓਅੰਕਾਰਿ ਸੈਲ ਜੁਗ ਭਏ ॥ ਓਅੰਕਾਰਿ ਬੇਦ ਨਿਰਮਏ ॥ ਓਅੰਕਾਰਿ ਸਬਦਿ ਉਧਰੇ ॥ ਓਅੰਕਾਰਿ ਗੁਰ

ਮੁਖਿ ਤਰੇ ॥ ਓਨਮ ਅਖਰ ਸੁਣਹੁ ਬੀਚਾਰੁ ॥ ਓਨਮ ਅਖਰੁ ਤ੍ਰਿਭਵਣ ਸਾਰੁ ॥੧॥ ਸੁਣਿ ਪਾਡੇ ਕਿਆ ਲਿਖਹੁ ਜੰਜਾਲਾ ॥ ਲਿਖੁ ਰਾਮ ਨਾਮ ਗੁਰਮੁਖਿ ਗੋਪਾਲਾ ॥੧॥ ਸਸਾ ॥ ਸਸੈ ਸਭੁ ਜਗੁ ਸਹਜਿ ਉਪਾਇਆ ਤੀਨਿ ਭਵਨ ਇਕ ਜੋਤੀ ॥ ਗੁਰਮੁਖਿ ਵਸਤੁ ਪਰਾਪਤਿ ਹੋਵੈ ਚੁਣਿ ਲੈ ਮਾਣਕ ਮੋਤੀ ॥ ਸਮਝੈ ਸੂਝੈ ਪੜਿ ਪੜਿ ਬੂਝੈ ਅੰਤਿ ਨਿਰੰਤਰਿ ਸਾਚਾ ॥ ਗੁਰਮੁਖਿ ਦੇਖੈ ਸਾਚੁ ਸਮਾਲੇ ਬਿਨੁ ਸਾਚੇ ਜਗੁ ਕਾਚਾ ॥੨॥ ਧਧੈ ਧਰਮੁ ਧਰੇ ਧਰਮਾ ਪੁਰਿ ਗੁਣਕਾਰੀ ਮਨੁ ਧੀਰਾ ॥ ਧਧੈ ਧੂਲਿ ਪੜੈ ਮੁਖਿ ਮਸਤਕਿ ਕੰਚਨ ਭਏ ਮਨੂਰਾ ॥ ਧਨੁ ਧਰਣੀਧਰੁ ਆਪਿ ਅਜੋਨੀ ਤੋਲਿ ਬੋਲਿ ਸਚੁ ਪੂਰਾ ॥ ਕਰਤੇ ਕੀ ਮਿਤਿ ਕਰਤਾ ਜਾਣੈ ਕੈ ਜਾਣੈ ਗੁਰੁ ਸੂਰਾ ॥੩॥ ਙਿਆਨੁ ਗਵਾਇਆ ਦੂਜਾ ਭਾਇਆ ਗਰਬਿ ਗਲੇ ਬਿਖੁ ਖਾਇਆ ॥ ਗੁਰ ਰਸੁ ਗੀਤ ਬਾਦ ਨਹੀ ਭਾਵੈ ਸੁਣੀਐ ਗਹਿਰ ਗੰਭੀਰੁ ਗਵਾਇਆ ॥ ਗੁਰਿ ਸਚੁ ਕਹਿਆ ਅੰਮ੍ਰਿਤੁ ਲਹਿਆ ਮਨਿ ਤਨਿ ਸਾਚੁ ਸੁਖਾਇਆ ॥ ਆਪੇ ਗੁਰਮੁਖਿ ਆਪੇ ਦੇਵੈ ਆਪੇ ਅੰਮ੍ਰਿਤੁ ਪੀਆਇਆ ॥੪॥ ਏਕੋ ਏਕੁ ਕਹੈ ਸਭੁ ਕੋਈ ਹਉਮੈ ਗਰਬੁ ਵਿਆਪੈ ॥ ਅੰਤਰਿ ਬਾਹਰਿ ਏਕੁ ਪਛਾਣੈ ਇਉ ਘਰੁ ਮਹਲੁ ਸਿਞਾਪੈ ॥ ਪ੍ਰਭੁ ਨੇੜੈ ਹਰਿ ਦੂਰਿ ਨ ਜਾਣਹੁ ਏਕੋ ਸ੍ਰਿਸਟਿ ਸਬਾਈ ॥ ਏਕੰਕਾਰੁ ਅਵਰੁ ਨਹੀ ਦੂਜਾ ਨਾਨਕ ਏਕੁ ਸਮਾਈ ॥੫॥ ਇਸੁ ਕਰਤੇ ਕਉ ਕਿਉ ਗਹਿ ਰਾਖਉ ਅਫਰਿਓ ਤੁਲਿਓ ਨ ਜਾਈ ॥ ਮਾਇਆ ਕੇ ਦੇਵਾਨੇ ਪ੍ਰਾਣੀ ਝੂਠਿ ਠਗਉਰੀ ਪਾਈ ॥ ਲਬਿ ਲੋਭਿ ਮੁਹਤਾਜਿ ਵਿਗੂਤੇ ਇਬ ਤਬ ਫਿਰਿ ਪਛੁਤਾਈ ॥ ਏਕੁ ਸਰੇਵੈ ਤਾ ਗਤਿ ਮਿਤਿ ਪਾਵੈ ਆਵਣੁ ਜਾਣੁ ਰਹਾਈ ॥੬॥ ਏਕੁ ਅਚਾਰੁ ਰੰਗੁ ਇਕੁ ਰੂਪੁ ॥ ਪਉਣ ਪਾਣੀ ਅਗਨੀ ਅਸਰੂਪੁ ॥ ਏਕੋ ਭਵਰੁ ਭਵੈ ਤਿਹੁ ਲੋਇ ॥ ਏਕੋ ਬੂਝੈ ਸੂਝੈ ਪਤਿ ਹੋਇ ॥ ਗਿਆਨੁ ਧਿਆਨੁ ਲੇ ਸਮਸਰਿ ਰਹੈ ॥ ਗੁਰਮੁਖਿ ਏਕੁ ਵਿਰਲਾ ਕੋ ਲਹੈ ॥ ਜਿਸ ਨੋ ਦੇਇ ਕਿਰਪਾ ਤੇ ਸੁਖੁ ਪਾਏ ॥ ਗੁਰੂ ਦੁਆਰੈ ਆਖਿ ਸੁਣਾਏ ॥੭॥ ਊਰਮ ਧੂਰਮ ਜੋਤਿ ਉਜਾਲਾ ॥ ਤੀਨਿ ਭਵਣ ਮਹਿ ਗੁਰ ਗੋਪਾਲਾ ॥ ਊਗਵਿਆ ਅਸਰੂਪੁ ਦਿਖਾਵੈ ॥ ਕਰਿ ਕਿਰਪਾ ਅਪੁਨੈ ਘਰਿ ਆਵੈ ॥ ਊਨਵਿ ਬਰਸੈ ਨੀਝਰ ਧਾਰਾ ॥ ਊਤਮ ਸਬਦਿ ਸਵਾਰਣਹਾਰਾ ॥ ਇਸੁ ਏਕੇ ਕਾ ਜਾਣੈ ਭੇਉ ॥ ਆਪੇ ਕਰਤਾ ਆਪੇ ਦੇਉ ॥

ਦਾ॥ਉਗਵੈਸੂਰੁਅਸੁਰਸੰਘਾਰੈ॥ਊਚਉਦੇਖਿਸਬਦਿਬੀਚਾਰੈ॥ਊਪਰਿਆਦਿਅੰ
ਤਿਤਿਹੁਲੋਈ॥ਆਪੇਕਰੈਕਥੈਸੁਣੈਸੋਈ॥ਓਹੁਬਿਧਾਤਾਮਨੁਤਨੁਦੇਇ॥ਓਹੁ
ਬਿਧਾਤਾਮਨਿਮੁਖਿਸੋਇ॥ਪ੍ਰਭੁਜਗਜੀਵਨੁਅਵਰੁਨਕੋਇ॥ਨਾਨਕਨਾਮਿਰਤੇਪ
ਤਿਹੋਇ॥੯॥ਰਾਜਨਰਾਮਰਵੈਹਿਤਕਾਰਿ॥ਰਣਮਹਿਲੂਝੈਮਨੂਆਮਾਰਿ॥ਰਾਤਿ
ਦਿਨੰਤਿਰਹੈਰੰਗਿਰਾਤਾ॥ਤੀਨਿਭਵਨਜੁਗਚਾਰੇਜਾਤਾ॥ਜਿਨਿਜਾਤਾਸੋਤਿਸਹੀ
ਜੇਹਾ॥ਅਤਿਨਿਰਮਾਇਲੁਸੀਝਸਿਦੇਹਾ॥ਰਹਸੀਰਾਮੁਰਿਦੈਇਕਭਾਇ॥ਅੰ
ਤਰਿਸਬਦੁਸਾਚਿਲਿਵਲਾਇ॥੧੦॥ਰੋਸੁਨਕੀਜੈਅੰਮ੍ਰਿਤੁਪੀਜੈਰਹਣੁਨਹੀਸੰ
ਸਾਰੇ॥ਰਾਜੇਰਾਇਰੰਕਨਹੀਰਹਣਾਆਇਜਾਇਜੁਗਚਾਰੇ॥ਰਹਣਕਹਣਤੇਰਹੈਨ
ਕੋਈਕਿਸੁਪਹਿਕਰਉਬਿਨੰਤੀ॥ਏਕੁਸਬਦੁਰਾਮਨਾਮਨਿਰੋਧਰੁਗੁਰੁਦੇਵੈਪਤਿ
ਮਤੀ॥੧੧॥ਲਾਜਮਰੰਤੀਮਰਿਗਈਘੂਘਟੁਖੋਲਿਚਲੀ॥ਸਾਸੁਦਿਵਾਨੀਬਾ
ਵਰੀਸਿਰਤੇਸੰਕਟਲੀ॥ਪ੍ਰੇਮਿਬੁਲਾਈਰਲੀਸਿਉਮਨਮਹਿਸਬਦੁਅਨੰਦੁ॥
ਲਾਲਿਰਤੀਲਾਲੀਭਈਗੁਰਮੁਖਿਭਈਨਿਚਿੰਦੁ॥੧੨॥ਲਾਹਾਨਾਮੁਰਤਨੁਜ
ਪਿਸਾਰੁ॥ਲਬੁਲੋਭੁਬੁਰਾਅਹੰਕਾਰੁ॥ਲਾੜੀਚਾੜੀਲਾਇਤਬਾਰੁ॥ਮਨਮੁ
ਖੁਅੰਧਾਮੁਗਧੁਗਵਾਰੁ॥ਲਾਹੇਕਾਰਣਿਆਇਆਜਗਿ॥ਹੋਇਮਜੂਰੁਗਇਆ
ਠਗਾਇਠਗਿ॥ਲਾਹਾਨਾਮੁਪੂੰਜੀਵੇਸਾਹੁ॥ਨਾਨਕਸਚੀਪਤਿਸਚਾਪਾਤਿਸਾਹੁ॥
੧੩॥ਆਇਵਿਗੂਤਾਜਗੁਜਮਪੰਥੁ॥ਆਈਨਮੇਟਣਕੋਸਮਰਥੁ॥ਆਥਿਸੈਲ
ਨੀਚਘਰਿਹੋਇ॥ਆਥਿਦੇਖਿਨਿਵੈਜਿਸੁਦੋਇ॥ਆਥਿਹੋਇਤਾਮੁਗਧੁਸਿਆ
ਨਾ॥ਭਗਤਿਬਿਹੂਨਾਜਗੁਬਉਰਾਨਾ॥ਸਭਮਹਿਵਰਤੈਏਕੋਸੋਇ॥ਜਿਸਨੋਕਿ
ਰਪਾਕਰੇਤਿਸੁਪਰਗਟੁਹੋਇ॥੧੪॥ਜੁਗਿਜੁਗਿਥਾਪਿਸਦਾਨਿਰਵੈਰੁ॥ਜਨਮਿ
ਮਰਣਿਨਹੀਧੰਧਾਧੈਰੁ॥ਜੋਦੀਸੈਸੋਆਪੇਆਪਿ॥ਆਪਿਉਪਾਇਆਪੇਘਟ
ਥਾਪਿ॥ਆਪਿਅਗੋਚਰੁਧੰਧੈਲੋਈ॥ਜੋਗਜੁਗਤਿਜਗਜੀਵਨੁਸੋਈ॥ਕਰਿ
ਆਚਾਰੁਸਚੁਸੁਖੁਹੋਈ॥ਨਾਮਵਿਹੂਣਾਮੁਕਤਿਕਿਵਹੋਈ॥੧੫॥ਵਿਣੁਨਾਵੈ
ਵੇਰੋਧੁਸਰੀਰ॥ਕਿਉਨਮਿਲਹਿਕਾਟਹਿਮਨਪੀਰ॥ਵਾਟਵਟਾਊਆਵੈਜਾਇ॥

ਕਿਆਲੇਆਇਆਕਿਆਪਲੈਪਾਇ॥ਵਿਣੁਨਾਵੈਤੋਟਾਸਭਥਾਇ॥ਲਾਹਾਮਿ
ਲੈਜਾਦੇਇਬੁਝਾਇ॥ਵਣਜੁਵਾਪਾਰੁਵਣਜੈਵਾਪਾਰੀ॥ਵਿਣੁਨਾਵੈਕੈਸੀਪਤਿ
ਸਾਰੀ॥੧੬॥ਗੁਣਵੀਚਾਰੇਗਿਆਨੀਸੋਇ॥ਗੁਣਮਹਿਗਿਆਨੁਪਰਾਪਤਿਹੋ
ਇ॥ਗੁਣਦਾਤਾਵਿਰਲਾਸੰਸਾਰਿ॥ਸਾਚੀਕਰਣੀਗੁਰਵੀਚਾਰਿ॥ਅਗਮਅਗੋ
ਚਰੁਕੀਮਤਿਨਹੀਪਾਇ॥ਤਾਮਿਲੀਐਜਾਲਏਮਿਲਾਇ॥ਗੁਣਵੰਤੀਗੁਣਸਾ
ਰੇਨੀਤ॥ਨਾਨਕਗੁਰਮਤਿਮਿਲੀਐਮੀਤ॥੧੭॥ਕਾਮੁਕ੍ਰੋਧੁਕਾਇਆਕਉਗਾਲੈ
॥ਜਿਉਕੰਚਨਸੋਹਾਗਾਢਾਲੈ॥ਕਸਿਕਸਵਟੀਸਹੈਸੁਤਾਉ॥ਨਦਰਿਸਰਾਫਵੰਨੀ
ਸਚੜਾਉ॥ਜਗਤੁਪਸੂਅਹੰਕਾਲੁਕਸਾਈ॥ਕਰਿਕਰਤੈਕਰਣੀਕਰਿਪਾਈ॥ਜਿ
ਨਿਕੀਤੀਤਿਨਿਕੀਮਤਿਪਾਈ॥ਹੋਰਕਿਆਕਹੀਐਕਿਛੁਕਹਣੁਨਜਾਈ॥੧੮॥
ਖੋਜਤਖੋਜਤਅੰਮ੍ਰਿਤੁਪੀਆ॥ਖਿਮਾਗਹੀਮਨੁਸਤਗੁਰਿਦੀਆ॥ਖਰਾਖਰਾ
ਆਖੈਸਭੁਕੋਇ॥ਖਰਾਰਤਨੁਜੁਗਚਾਰੇਹੋਇ॥ਖਾਤਪੀਅੰਤਮੂਏਨਹੀਜਾਨਿਆ
॥ਖਿਨਮਹਿਮੂਏਜਾਸਬਦੁਪਛਾਨਿਆ॥ਅਸਥਿਰੁਚੀਤੁਮਰਨਿਮਨੁਮਾਨਿਆ॥
ਗੁਰਕਿਰਪਾਤੇਨਾਮੁਪਛਾਨਿਆ॥੧੯॥ਗਗਨਗੰਭੀਰੁਗਗਨੰਤਰਿਵਾਸੁ॥ਗੁਣ
ਗਾਵੈਸੁਖਸਹਜਿਨਿਵਾਸੁ॥ਗਇਆਨਆਵੈਆਇਨਜਾਇ॥ਗੁਰਪਰਸਾਦਿ
ਰਹੈਲਿਵਲਾਇ॥ਗਗਨੁਅਗੰਮੁਅਨਾਥੁਅਜੋਨੀ॥ਅਸਥਿਰੁਚੀਤੁਸਮਾਧਿ
ਸਗੋਨੀ॥ਹਰਿਨਾਮੁਚੇਤਿਫਿਰਿਪਵਹਿਨਜੂਨੀ॥ਗੁਰਮਤਿਸਾਰੁਹੋਰਨਾਮਬਿਹੂ
ਨੀ॥੨੦॥ਘਰਦਰਫਿਰਿਥਾਕੀਬਹੁਤੇਰੇ॥ਜਾਤਿਅਸੰਖਅੰਤਨਹੀਮੇਰੇ॥ਕੇਤੇਮਾ
ਤਪਿਤਾਸੁਤਧੀਆ॥ਕੇਤੇਗੁਰਚੇਲੇਫੁਨਿਹੂਆ॥ਕਾਚੇਗੁਰਤੇਮੁਕਤਿਨਹੂਆ॥
ਕੇਤੀਨਾਰਿਵਰੁਏਕੁਸਮਾਲਿ॥ਗੁਰਮੁਖਿਮਰਣੁਜੀਵਣੁਪ੍ਰਭਨਾਲਿ॥ਦਹਦਿ
ਸਢੂਢਿਘਰੈਮਹਿਪਾਇਆ॥ਮੇਲੁਭਇਆਸਤਿਗੁਰੂਮਿਲਾਇਆ॥੨੧॥
ਗੁਰਮੁਖਿਗਾਵੈਗੁਰਮੁਖਿਬੋਲੈ॥ਗੁਰਮੁਖਿਤੋਲਿਤੋੁਲਾਵੈਤੋਲੈ॥ਗੁਰਮੁਖਿ
ਆਵੈਜਾਇਨਿਸੰਗੁ॥ਪਰਹਰਿਮੈਲੁਜਲਾਇਕਲੰਕੁ॥ਗੁਰਮੁਖਿਨਾਦਬੇਦਬੀ
ਚਾਰੁ॥ਗੁਰਮੁਖਿਮਜਨੁਚਜੁਅਚਾਰੁ॥ਗੁਰਮੁਖਿਸਬਦੁਅੰਮ੍ਰਿਤੁਹੈਸਾਰੁ॥ਨਾਨਕ

ਗੁਰਮੁਖਿਪਾਵੈਪ੍ਰਭੁ॥੨੨॥ਚੰਚਲੁਚੀਤੁਨਰਹਈਠਾਇ॥ਚੋਰੀਮਿਰਗੁਅੰਗੂਰੀਖਾਇ
॥ਚਰਨਕਮਲਉਰਧਾਰੇਚੀਤ॥ਚਿਰੁਜੀਵਨੁਚੇਤਨੁਨਿਤਨੀਤ॥ਚਿੰਤਤਹੀਦੀਸੈਸਭੁਕੋਇ
॥ਚੇਤਹਿਏਕੁਤਹੀਸੁਖੁਹੋਇ॥ਚਿਤਿਵਸੈਰਾਚੈਹਰਿਨਾਇ॥ਮੁਕਤਿਭਇਆਪਤਿਸਿ
ਉਘਰਿਜਾਇ॥੨੩॥ਛੀਜੈਦੇਹਖੁਲੈਇਕਗੰਢਿ॥ਛੇਆਨਿਤਦੇਖਹੁਜਗਿਹੰਢਿ
॥ਧੂਪਛਾਵਜੇਸਮਕਰਿਜਾਣੈ॥ਬੰਧਨਕਾਟਿਮੁਕਤਿਘਰਿਆਣੈ॥ਛਾਇਆਛੂਛੀਜਗ
ਤੁਭੁਲਾਨਾ॥ਲਿਖਿਆਕਿਰਤੁਧੁਰੇਪਰਵਾਨਾ॥ਛੀਜੈਜੋਬਨੁਜਰੂਆਸਿਰਿਕਾਲੁ॥
ਕਾਇਆਛੀਜੈਭਈਸਿਬਾਲੁ॥੨੪॥ਜਾਪੈਆਪਿਪ੍ਰਭੂਤਿਹੁਲੋਇ॥ਜੁਗਿਜੁਗਿ
ਦਾਤਾਅਵਰੁਨਕੋਇ॥ਜਿਉਭਾਵੈਤਿਉਰਾਖਹਿਰਾਖੁ॥ਜਸੁਜਾਚਉਦੇਵੈਪਤਿਸਾ
ਖੁ॥ਜਾਗਤੁਜਾਗਿਰਹਾਤੁਧੁਭਾਵਾ॥ਜਾਤੂਮੇਲਹਿਤਾਤੁਝੈਸਮਾਵਾ॥ਜੈਜੈਕਾਰੁਜਪਉ
ਜਗਦੀਸ॥ਗੁਰਮਤਿਮਿਲੀਐਬੀਸਇਕੀਸ॥੨੫॥ਝਖਿਬੋਲਣੁਕਿਆਜਗ
ਸਿਉਵਾਦੁ॥ਝੂਰਿਮਰੈਦੇਖੈਪਰਮਾਦੁ॥ਜਨਮਿਮੂਏਨਹੀਜੀਵਣਆਸਾ॥ਆਇਚ
ਲੇਭਏਆਸਨਿਰਾਸਾ॥ਝੁਰਿਝੁਰਿਝਖਿਮਾਟੀਰਲਿਜਾਇ॥ਕਾਲੁਨਚਾਂਪੈਹਰਿਗੁ
ਣਗਾਇ॥ਪਾਈਨਵਨਿਧਿਹਰਿਕੈਨਾਇ॥ਆਪੇਦੇਵੈਸਹਜਿਸੁਭਾਇ॥੨੬॥
ਞਿਆਨੋਬੋਲੈਆਪੇਬੂਝੈ॥ਆਪੇਸਮਝੈਆਪੇਸੂਝੈ॥ਗੁਰਕਾਕਹਿਆਅੰਕਿਸ
ਮਾਵੈ॥ਨਿਰਮਲਸੂਚੇਸਾਚੋਭਾਵੈ॥ਗੁਰੁਸਾਗਰੁਰਤਨੀਨਹੀਤੋਟ॥ਲਾਲਪਦਾ
ਰਥਸਾਚੁਅਖੋਟ॥ਗੁਰਿਕਹਿਆਸਾਕਾਰਕਮਾਵਹੁ॥ਗੁਰਕੀਕਰਣੀਕਾਹੇਧਾਵਹੁ॥
ਨਾਨਕਗੁਰਮਤਿਸਾਚਿਸਮਾਵਹੁ॥੨੭॥ਟੂਟੈਨੇਹੁਕਿਬੋਲਹਿਸਹੀ॥ਟੂਟੈਬਾ
ਹਦੁਹੂਦਿਸਗਹੀ॥ਟੂਟਿਪਰੀਤਿਗਈਬੁਰਬੋਲਿ॥ਦੁਰਮਤਿਪਰਹਰਿਛਾਡੀ
ਢੋਲਿ॥ਟੂਟੈਗੰਠਿਪੜੈਵੀਚਾਰਿ॥ਗੁਰਸਬਦੀਘਰਿਕਾਰਜੁਸਾਰਿ॥ਲਾਹਾਸਾ
ਚੁਨਆਵੈਤੋਟਾ॥ਤ੍ਰਿਭਵਣਠਾਕੁਰੁਪ੍ਰੀਤਮੁਮੋਟਾ॥੨੮॥ਠਾਕਹੁਮਨੂਆਰਾਖ
ਹੁਠਾਇ॥ਠਹਕਿਮੁਈਅਵਗੁਣਿਪਛੁਤਾਇ॥ਠਾਕੁਰੁਏਕੁਸਬਾਈਨਾਰਿ॥
ਬਹੁਤੇਵੇਸਕਰੇਕੂੜਿਆਰਿ॥ਪਰਘਰਿਜਾਤੀਠਾਕਿਰਹਾਈ॥ਮਹਲਿਬੁਲਾਈ
ਠਾਕਨਪਾਈ॥ਸਬਦਿਸਵਾਰੀਸਾਚਿਪਿਆਰੀ॥ਸਾਈਸੋੁਹਾਗਣਿਠਾਕੁਰਿਧਾਰੀ

॥੨੯॥ਡੋਲਤਡੋਲਤਹੇਸਖੀਫਾਟੇਚੀਰਸੀਗਾਰ॥ਡਾਹਪਣਿਤਨਿਸੁਖੁਨਹੀਬਿਨੁ
ਡਰਬਿਣਠੀਡਾਰ॥ਡਰਪਿਮੁਈਘਰਿਆਪਣੈਡੀਠੀਕੰਤਿਸੁਜਾਣਿ॥ਡਰੁਰਾਖਿਆਗੁ
ਰਿਆਪਣੈਨਿਰਭਉਨਾਮੁਵਖਾਣਿ॥ਡੂਗਰਿਵਾਸੁਤਿਖਾਘਣੀਜਬਦੇਖਾਨਹੀਦੂਰਿ
॥ਤਿਖਾਨਿਵਾਰੀਸਬਦੁਮੰਨਿਅੰਮ੍ਰਿਤੁਪੀਆਭਰਪੂਰਿ॥ਦੇਹਿਦੇਹਿਆਖੈਸਭੁਕੋਈ
ਜੈਭਾਵੈਤੈਦੇਇ॥ਗੁਰੂਦੁਆਰੈਦੇਵਸੀਤਿਖਾਨਿਵਾਰੈਸੋਇ॥੩੦॥ਢੰਢੋਲਤਢੂ
ਢਤਹਉਫਿਰੀਢਹਿਢਹਿਪਵਨਿਕਰਾਰਿ॥ਭਾਰੇਢਹਤੇਢਹਿਪਏਹਉਲੇਨਿਕਸੇਪਾ
ਰਿ॥ਅਮਰਅਜਾਚੀਹਰਿਮਿਲੇਤਿਨਕੈਹਉਬਲਿਜਾਉ॥ਤਿਨਕੀਧੂੜਿਅਘੁਲੀ
ਐਸੰਗਤਿਮੇਲਿਮਿਲਾਉ॥ਮਨੁਦੀਆਗੁਰਿਆਪਣੈਪਾਇਆਨਿਰਮਲਨਾਉ॥
ਜਿਨਿਨਾਮੁਦੀਆਤਿਸੁਸੇਵਸਾਤਿਸੁਬਲਿਹਾਰੈਜਾਉ॥ਜੋਉਸਾਰੇਸੋਢਾਹਸੀਤਿ
ਸੁਬਿਨੁਅਵਰੁਨਕੋਇ॥ਗੁਰਪਰਸਾਦੀਤਿਸੁਸੰਮ੍ਹਲਾਤਾਤਨਿਦੂਖੁਨਹੋਇ॥੩੧॥
ਣਾਕੋਮੇਰਾਕਿਸੁਗਹੀਣਾਕੋਹੋਆਨਹੋਗੁ॥ਆਵਣਿਜਾਣਿਵਿਗੁਚੀਐਦੁਬਿਧਾ
ਵਿਆਪੈਰੋਗੁ॥ਣਾਮਵਿਹੂਣੇਆਦਮੀਕਲਰਕੰਧਗਿਰੰਤਿ॥ਵਿਣੁਨਾਵੈਕਿਉ
ਛੂਟੀਐਜਾਇਰਸਾਤਲਿਅੰਤਿ॥ਗਣਤਗਣਾਵੈਅਖਰੀਅਗਣਤੁਸਾਚਾਸੋਇ॥
ਅਗਿਆਨੀਮਤਿਹੀਣੁਹੈਗੁਰਬਿਨੁਗਿਆਨੁਨਹੋਇ॥ਤੂਟੀਤੰਤੁਰਬਾਬਕੀਵਾਜੈਨ
ਹੀਵਿਜੋਗਿ॥ਵਿਛੁੜਿਆਮੇਲੈਪ੍ਰਭੂਨਾਨਕਕਰਿਸੰਜੋਗ॥੩੨॥ਤਰਵਰੁਕਾਇਆ
ਪੰਖਿਮਨੁਤਰਵਰਿਪੰਖੀਪੰਚ॥ਤਤੁਚੁਗਹਿਮਿਲਿਏਕਸੇਤਿਨਕਉਫਾਸਨਰੰਚ
॥ਉਡਹਿਤਬੇਗੁਲਬੇਗੁਲੇਤਾਕਹਿਚੋਗਘਣੀ॥ਪੰਖਤੁਟੇਫਾਹੀਪੜੀਅਵਗੁ
ਣਿਭੀੜਬਣੀ॥ਬਿਨੁਸਾਚੇਕਿਉਛੂਟੀਐਹਰਿਗੁਣਕਰਮਿਮਣੀ॥ਆਪਿਛਡਾਏ
ਛੂਟੀਐਵਡਾਆਪਿਧਣੀ॥ਗੁਰਪਰਸਾਦੀਛੂਟੀਐਕਿਰਪਾਆਪਿਕਰੇਇ॥ਅ
ਪਣੈਹਾਥਿਵਡਾਈਆਜੈਭਾਵੈਤੈਦੇਇ॥੩੩॥ਥਰਥਰਕੰਪੈਜੀਅੜਾਥਾਨਵਿਹੂ
ਣਾਹੋਇ॥ਥਾਨਿਮਾਨਿਸਚੁਏਕੁਹੈਕਾਜੁਨਫੀਟੈਕੋਇ॥ਥਿਰੁਨਾਰਾਇਣੁਥਿਰੁਗੁ
ਰੂਥਿਰੁਸਾਚਾਬੀਚਾਰੁ॥ਸੁਰਿਨਰਨਾਥਹਨਾਥੁਤੂਨਿਧਾਰਾਆਧਾਰੁ॥ਸਰਬੇਥਾਨਥ
ਨੰਤਰੀਤੂਦਾਤਾਦਾਤਾਰੁ॥ਜਹਦੇਖਾਤਹਏਕੁਤੂਅੰਤੁਨਪਾਰਾਵਾਰੁ॥ਥਾਨਥਨੰਤਰਿਰ

ਵਿਗਸਹਿ ਆ ਗੁਰ ਸਬਦੀ ਵੀਚਾਰਿ ॥ ਅਣਮੰਗਿਆ ਦਾਨੁ ਦੇਵਸੀ ਵਡਾ ਅਗਮ ਅ
ਪਾਰੁ ॥੩੪॥ ਦਇਆ ਦਾਨੁ ਦਇਆਲੁ ਤੂ ਕਰਿ ਕਰਿ ਦੇਖਣਹਾਰੁ ॥ ਦਇਆ ਕਰਹਿ
ਪ੍ਰਭ ਮੇਲਿ ਲੈਹਿ ਖਿਨ ਮਹਿ ਢਾਹਿ ਉਸਾਰਿ ॥ ਦਾਨਾ ਤੂ ਬੀਨਾ ਤੁਹੀ ਦਾਨਾ ਕੈ ਸਿਰਿ ਦਾ
ਨੁ ॥ ਦਾਲਦ ਭੰਜਨ ਦੁਖ ਦਲਣ ਗੁਰਮੁਖਿ ਗਿਆਨੁ ਧਿਆਨੁ ॥੩੫॥ ਧਨਿ ਗਇਐ
ਬਹਿ ਝੂਰੀਐ ਧਨ ਮਹਿ ਚੀਤੁ ਗਵਾਰ ॥ ਧਨੁ ਵਿਰਲੀ ਸਚੁ ਸੰਚਿਆ ਨਿਰਮਲੁ ਨਾ
ਮੁ ਪਿਆਰਿ ॥ ਧਨੁ ਗਇਆ ਤਾ ਜਾਣ ਦੇਹਿ ਜੇ ਰਾਚਹਿ ਰੰਗਿ ਏਕ ॥ ਮਨੁ ਦੀਜੈ ਸਿਰੁ ਸ
ਉਪੀਐ ਭੀ ਕਰਤੇ ਕੀ ਟੇਕ ॥ ਧੰਧਾ ਧਾਵਤ ਰਹਿ ਗਏ ਮਨ ਮਹਿ ਸਬਦੁ ਅਨੰਦੁ ॥ ਦੁਰ
ਜਨ ਤੇ ਸਾਜਨ ਭਏ ਭੇਟੇ ਗੁਰ ਗੋਵਿੰਦ ॥ ਬਨੁ ਬਨੁ ਫਿਰਤੀ ਢੂਢਤੀ ਬਸਤੁ ਰਹੀ ਘ
ਰਿ ਬਾਰਿ ॥ ਸਤਿਗੁਰਿ ਮੇਲੀ ਮਿਲਿ ਰਹੀ ਜਨਮ ਮਰਣ ਦੁਖੁ ਨਿਵਾਰਿ ॥੩੬॥ ਨਾ
ਨਾ ਕਰਤ ਨ ਛੂਟੀਐ ਵਿਣੁ ਗੁਣ ਜਮ ਪੁਰਿ ਜਾਹਿ ॥ ਨਾ ਤਿਸੁ ਏਹੁ ਨ ਓਹੁ ਹੈ ਅਵਗੁ
ਣਿ ਫਿਰਿ ਪਛੁਤਾਹਿ ॥ ਨਾ ਤਿਸੁ ਗਿਆਨੁ ਨ ਧਿਆਨੁ ਹੈ ਨਾ ਤਿਸੁ ਧਰਮੁ ਧਿਆ
ਨੁ ॥ ਵਿਣੁ ਨਾਵੈ ਨਿਰਭਉ ਕਹਾ ਕਿਆ ਜਾਣਾ ਅਭਿਮਾਨੁ ॥ ਥਾਕਿ ਰਹੀ ਕਿਵ ਅਪੜਾ
ਹਾਥ ਨਹੀ ਨਾ ਪਾਰੁ ॥ ਨਾ ਸਾਜਨ ਸੇ ਰੰਗੁਲੇ ਕਿਸੁ ਪਹਿ ਕਰੀ ਪੁਕਾਰ ॥ ਨਾਨਕ ਪ੍ਰਿਉ
ਪ੍ਰਿਉ ਜੇ ਕਰੀ ਮੇਲੇ ਮੇਲਣਹਾਰੁ ॥ ਜਿਨਿ ਵਿਛੋੜੀ ਸੋ ਮੇਲਸੀ ਗੁਰ ਕੈ ਹੇਤਿ ਅ
ਪਾਰਿ ॥੩੭॥ ਪਾਪੁ ਬੁਰਾ ਪਾਪੀ ਕਉ ਪਿਆਰਾ ॥ ਪਾਪਿ ਲਦੇ ਪਾਪੇ ਪਾਸਾਰਾ ॥ ਪਰ
ਹਰਿ ਪਾਪੁ ਪਛਾਣੈ ਆਪੁ ॥ ਨਾ ਤਿਸੁ ਸੋਗੁ ਵਿਜੋਗੁ ਸੰਤਾਪੁ ॥ ਨਰਕਿ ਪੜੰਤਉ ਕਿਉ
ਰਹੈ ਕਿਉ ਬੰਚੈ ਜਮਕਾਲੁ ॥ ਕਿਉ ਆਵਣ ਜਾਣਾ ਵੀਸਰੈ ਝੂਠੁ ਬੁਰਾ ਖੈ ਕਾਲੁ ॥ ਮ
ਨੁ ਜੰਜਾਲੀ ਵੇੜਿਆ ਭੀ ਜੰਜਾਲਾ ਮਾਹਿ ॥ ਵਿਣੁ ਨਾਵੈ ਕਿਉ ਛੂਟੀਐ ਪਾਪੇ ਪ
ਚਹਿ ਪਚਾਹਿ ॥੩੮॥ ਫਿਰਿ ਫਿਰਿ ਫਾਹੀ ਫਾਸੈ ਕਊਆ ॥ ਫਿਰਿ ਪਛੁਤਾਨਾ ਅਬ ਕਿ
ਆ ਹੂਆ ॥ ਫਾਥਾ ਚੋਗ ਚੁਗੈ ਨਹੀ ਬੂਝੈ ॥ ਸਤਗੁਰੁ ਮਿਲੈ ਤ ਆਖੀ ਸੂਝੈ ॥ ਜਿਉ ਮ
ਛੁਲੀ ਫਾਥੀ ਜਮ ਜਾਲਿ ॥ ਵਿਣੁ ਗੁਰ ਦਾਤੇ ਮੁਕਤਿ ਨ ਭਾਲਿ ॥ ਫਿਰਿ ਫਿਰਿ ਆ
ਵੈ ਫਿਰਿ ਫਿਰਿ ਜਾਇ ॥ ਇਕ ਰੰਗਿ ਰਚੈ ਰਹੈ ਲਿਵ ਲਾਇ ॥ ਇਵ ਛੂਟੈ ਫਿਰਿ ਫਾ
ਸ ਨ ਪਾਇ ॥੩੯॥ ਬੀਰਾ ਬੀਰਾ ਕਰਿ ਰਹੀ ਬੀਰ ਭਏ ਬੈਰਾਇ ॥ ਬੀਰ ਚਲੇ ਘਰਿ ਆਪ

ਣੈ ਬਹਿਣ ਬਿਰਹਿ ਜਲਿ ਜਾਇ ॥ ਬਾਬੁਲ ਕੈ ਘਰਿ ਬੇਟੜੀ ਬਾਲੀ ਬਾਲੈ ਨੇਹਿ ॥
ਜੇ ਲੋੜਹਿ ਵਰੁ ਕਾਮਣੀ ਸਤਿਗੁਰੁ ਸੇਵਹਿ ਤੇਹਿ ॥ ਬਿਰਲੋ ਗਿਆਨੀ ਬੂਝਣ
ਉ ਸਤਿਗੁਰੁ ਸਾਚਿ ਮਿਲੇਇ ॥ ਠਾਕੁਰ ਹਾਥਿ ਵਡਾਈਆ ਜੈ ਭਾਵੈ ਤੈ ਦੇਇ ॥ ਬਾਣੀ
ਬਿਰਲਉ ਬੀਚਾਰਸੀ ਜੇ ਕੋ ਗੁਰਮੁਖਿ ਹੋਇ ॥ ਇਹ ਬਾਣੀ ਮਹਾ ਪੁਰਖ ਕੀ ਨਿਜ ਘ
ਰਿ ਵਾਸਾ ਹੋਇ ॥੪੦॥ ਭਨਿ ਭਨਿ ਘੜੀਐ ਘੜਿ ਘੜਿ ਭਜੈ ਢਾਹਿ ਉਸਾਰੈ ਉਸਰੇ
ਢਾਹੈ ॥ ਸਰ ਭਰਿ ਸੋਖੈ ਭੀ ਭਰਿ ਪੋਖੈ ਸਮਰਥ ਵੇਪਰਵਾਹੈ ॥ ਭਰਮਿ ਭੁਲਾਨੇ ਭਏ
ਦਿਵਾਨੇ ਵਿਣੁ ਭਾਗਾ ਕਿਆ ਪਾਈਐ ॥ ਗੁਰਮੁਖਿ ਗਿਆਨੁ ਡੋਰੀ ਪ੍ਰਭਿ ਪਕੜੀ
ਜਿਨਿ ਖਿੰਚੈ ਤਿਨ ਜਾਈਐ ॥ ਹਰਿ ਗੁਣ ਗਾਇ ਸਦਾ ਰੰਗਿ ਰਾਤੇ ਬਹੁੜਿ ਨ ਪਛੋਤ
ਈਐ ॥ ਭਭੈ ਭਾਲਹਿ ਗੁਰਮੁਖਿ ਬੂਝਹਿ ਤਾ ਨਿਜ ਘਰਿ ਵਾਸਾ ਪਾਈਐ ॥ ਭਭੈ
ਭਉਜਲੁ ਮਾਰਗੁ ਵਿਖੜਾ ਆਸ ਨਿਰਾਸਾ ਤਰੀਐ ॥ ਗੁਰ ਪਰਸਾਦੀ ਆਪੋ ਚੀ
ਨੈ ਜੀਵਤਿਆ ਇਵ ਮਰੀਐ ॥੪੧॥ ਮਾਇਆ ਮਾਇਆ ਕਰਿ ਮੁਏ ਮਾਇਆ
ਕਿਸੈ ਨ ਸਾਥਿ ॥ ਹੰਸੁ ਚਲੈ ਉਠਿ ਡੁਮਣੋ ਮਾਇਆ ਭੂਲੀ ਆਥਿ ॥ ਮਨੁ ਝੂਠਾ ਜਮਿ
ਜੋਹਿਆ ਅਵਗੁਣ ਚਲਹਿ ਨਾਲਿ ॥ ਮਨ ਮਹਿ ਮਨੁ ਉਲਟੋ ਮਰੈ ਜੇ ਗੁਣ ਹੋਵਹਿ
ਨਾਲਿ ॥ ਮੇਰੀ ਮੇਰੀ ਕਰਿ ਮੁਏ ਵਿਣੁ ਨਾਵੈ ਦੁਖੁ ਭਾਲਿ ॥ ਗੜ ਮੰਦਰ ਮਹਲਾ ਕ
ਹਾ ਜਿਉ ਬਾਜੀ ਦੀਬਾਣੁ ॥ ਨਾਨਕ ਸਚੇ ਨਾਮ ਵਿਣੁ ਝੂਠਾ ਆਵਣ ਜਾਣੁ ॥ ਆਪੇ
ਚਤੁਰੁ ਸਰੂਪੁ ਹੈ ਆਪੇ ਜਾਣੁ ਸੁਜਾਣੁ ॥੪੨॥ ਜੋ ਆਵਹਿ ਸੇ ਜਾਹਿ ਫੁਨਿ ਆਇ
ਗਏ ਪਛੁਤਾਹਿ ॥ ਲਖ ਚਉਰਾਸੀਹ ਮੇਦਨੀ ਘਟੈ ਨ ਵਧੈ ਉਤਾਹਿ ॥ ਸੇ ਜਨ ਉਬ
ਰੇ ਜਿਨ ਹਰਿ ਭਾਇਆ ॥ ਧੰਧਾ ਮੁਆ ਵਿਗੂਤੀ ਮਾਇਆ ॥ ਜੋ ਦੀਸੈ ਸੋ ਚਾਲਸੀ
ਕਿਸ ਕਉ ਮੀਤੁ ਕਰੇਉ ॥ ਜੀਉ ਸਮਪਉ ਆਪਣਾ ਤਨੁ ਮਨੁ ਆਗੈ ਦੇਉ ॥ ਅਸ
ਥਿਰੁ ਕਰਤਾ ਤੂ ਧਣੀ ਤਿਸ ਹੀ ਕੀ ਮੈ ਓਟ ॥ ਗੁਣ ਕੀ ਮਾਰੀ ਹਉ ਮੁਈ ਸਬਦਿ ਰਤੀ
ਮਨਿ ਚੋਟ ॥੪੩॥ ਰਾਣਾ ਰਾਉ ਨ ਕੋ ਰਹੈ ਰੰਗੁ ਨ ਤੁੰਗੁ ਫਕੀਰੁ ॥ ਵਾਰੀ ਆਪੋ ਆਪਣੀ
ਕੋਇ ਨ ਬੰਧੈ ਧੀਰ ॥ ਰਾਹੁ ਬੁਰਾ ਭੀਹਾਵਲਾ ਸਰ ਡੂਗਰ ਅਸਗਾਹ ॥ ਮੈ ਤਨਿ ਅਵ
ਗਣ ਝੁਰਿ ਮੁਈ ਵਿਣੁ ਗੁਣ ਕਿਉ ਘਰਿ ਜਾਹ ॥ ਗੁਣੀਆ ਗੁਣ ਲੇ ਪ੍ਰਭ ਮਿਲੇ

ਕਿਉਤਿਨਮਿਲਉਪਿਆਰਿ॥ਤਿਨਹੀਜੈਸੀਬੀਹ॥ਜਪਿਜਪਿਪਰਿਦੈਮੁਰਸ਼ੀਆਦਰੁ
ਣੀਭਰਪੂਰਹੈਗੁਣਤੀਵਸਹਿਨਾਲਿ॥ਵਿਣੁਸਤਗੁਰਗੁਣਨਜਾਪਨੀਜਿਚਰੁਸਬਦਿ
ਨਕਰੇਬੀਚਾਰੁ॥੪॥੪॥ਲਸਕਰੀਆਘਰਸੰਮ੍ਹਲੇਆਏਵਜਹੁਲਿਖਾਇ॥ਕਾਰਕਮਾ
ਵਹਿਸਿਰਿਧਣੀਲਾਹਾਪਲੈਪਾਇ॥ਲਬੁਲੋਭੁਬੁਰਿਆਈਆਛੋਡੇਮਨਹੁਵਿਸਾ
ਰਿ॥ਗੜ੍ਹਿਦੋਹੀਪਾਤਿਸਾਹਕੀਕਦੇਨਆਵੈਹਾਰਿ॥ਚਾਕਰੁਕਹੀਐਖਸਮਕਾਸਉਹੇ
ਉਤਰਦੇਇ॥ਵਜਹੁਗਵਾਏਆਪਣਾਤਖਤਿਨਬੈਸਹਿਸੇਇ॥ਪ੍ਰੀਤਮਹਥਿਵਡਿ
ਆਈਆਜੈਭਾਵੈਤੈਦੇਇ॥ਆਪਿਕਰੈਕਿਸੁਆਖੀਐਅਵਰੁਨਕੋਇਕਰੇਇ॥੧
॥ਬੀਜਉਸੂਝੈਕੋਨਹੀਬਹੈਦੁਲੀਚਾਪਾਇ॥ਨਰਕਨਿਵਾਰਣੁਨਰਹਨਰੁਸਾਚਉ
ਸਾਚੈਨਾਇ॥ਵਣੁਤ੍ਰਿਣੁਢੂਢਤਫਿਰਿਰਹੀਮਨਮਹਿਕਰਉਬੀਚਾਰੁ॥ਲਾਲਰਤਨ
ਬਹੁਮਾਣਕੀਸਤਿਗੁਰਹਾਥਿਭੰਡਾਰੁ॥ਊਤਮੁਹੋਵਾਪ੍ਰਭੁਮਿਲੈਇਕਮਨਿਏਕੈਭਾ
ਇ॥ਨਾਨਕਪ੍ਰੀਤਮਰਸਿਮਿਲੇਲਾਹਾਲੈਪਰਥਾਇ॥ਰਚਨਾਰਾਚਿਜਿਨਿਰਚੀ
ਜਿਨਿਸਿਰਿਆਆਕਾਰੁ॥ਗੁਰਮੁਖਿਬੇਅੰਤੁਧਿਆਈਐਅੰਤੁਨਪਾਰਾਵਾਰੁ॥
੪॥੬॥ਰੂੜਾਰੈਰੂੜਾਹਰਿਜੀਉਸੋਈ॥ਤਿਸੁਬਿਨੁਰਾਜਾਅਵਰੁਨਕੋਈ॥ਰੂੜਾਰੈ
ਰੂਤੁਮਸੁਣਹੁਹਰਿਵਸੈਮਨਮਾਹਿ॥ਗੁਰਪਰਸਾਦੀਹਰਿਪਾਈਐਮਤੁਕੋਭਰਮਿਭੁ
ਲਾਹਿ॥ਸੋਸਾਹੁਸਾਚਾਜਿਸੁਹਰਿਧਨੁਰਾਸਿ॥ਗੁਰਮੁਖਿਪੂਰਾਤਿਸੁਸਾਬਾਸਿ॥ਰੂੜੀ
ਬਾਣੀਹਰਿਪਾਇਆ॥ਗੁਰਸਬਦੀਬੀਚਾਰਿ॥ਆਪੁਗਇਆਦੁਖੁਕਟਿਆਹਰਿ
ਵਰੁਪਾਇਆਨਾਰਿ॥੪॥੭॥ਸੁਇਨਾਰੁਪਾਸੰਚੀਐਧਨੁਕਾਚਾਬਿਖੁਛਾਰੁ॥ਸਾਹੁ
ਦਾਏਸੰਚਿਧਨੁਦੁਬਿਧਾਹੋਇਖੁਆਰੁ॥ਸਚਿਆਰੀਸਚੁਸੰਚਿਆਸਾਚਉਨਾਮੁ
ਅਮੋਲੁ॥ਹਰਿਨਿਰਮਾਇਲੁਊਜਲੋਪਤਿਸਾਚੀਸਚੁਬੋਲੁ॥ਸਾਜਨੁਮੀਤੁਸੁਜਾ
ਣੁਤੂਸਰਵਰੁਤੂਹੰਸੁ॥ਸਾਚਉਠਾਕੁਰੁਮਨਿਵਸੈਹਉਬਲਿਹਾਰੀਤਿਸੁਅੰਸੁ॥ਮਾਇ
ਆਮਮਤਾਮੋਹਣੀਜਿਨਿਕੀਤੀਸੋਜਾਣੁ॥ਬਿਖਿਆਅੰਮ੍ਰਿਤੁਏਕੁਹੈਬੂਝੈਪੁਰਖੁ
ਸੁਜਾਣੁ॥੪॥੮॥ਖਿਮਾਵਿਹੂਣੇਖਪਿਗਏਖੂਹਣਿਲਖਅਸੰਖ॥ਗਣਤਨਾ
ਵੈਕਿਉਗਣੀਖਪਿਖਪਿਮੁਏਬਿਸੰਖ॥ਖਸਮੁਪਛਾਣੈਆਪਣਾਖੂਲੈਬੰਧੁ

ਪਾਇ॥ਸਬਦਿਮਹਲੀਖਰਾਤੂਖਿਮਾਸਚੁਸੁਖਭਾਇ॥ਖਰਚੁਖਰਾਧਨੁਧਿਆਨੁਤੂ
ਆਪੇਵਸਹਿਸਰੀਰਿ॥ਮਨਿਤਨਿਮੁਖਿਜਾਪੈਸਦਾਗੁਣਅੰਤਰਿਮਨਿਧੀਰ॥ਹਉਮੈ
ਖਪੈਖਪਾਇਸੀਬੀਜਉਵਥੁਵਿਕਾਰੁ॥ਜੰਤਉਪਾਇਵਿਚਿਪਾਇਅਨੁਕਰਤਾਅ
ਲਗੁਅਪਾਰੁ॥੪॥੯॥ਸ੍ਰਿਸਟੇਭੇਉਨਜਾਣੈਕੋਇ॥ਸ੍ਰਿਸਟਾਕਰੈਸੁਨਿਹਚਉਹੋਇ॥
ਸੰਪੈਕਉਈਸਰੁਧਿਆਈਐ॥ਸੰਪੈਪੁਰਬਿਲਿਖੇਕੀਪਾਈਐ॥ਸੰਪੈਕਾਰਣਿਚਾ
ਕਰਚੋਰ॥ਸੰਪੈਸਾਥਿਨਚਾਲੈਹੋਰ॥ਬਿਨੁਸਾਚੇਨਹੀਦਰਗਹਮਾਨੁ॥ਹਰਿਰਸੁਪੀਵੈਛੁ
ਟੈਨਿਦਾਨਿ॥੧॥ਹੇਰਤਹੇਰਤਹੇਸਖੀਹੋਇਰਹੀਹੈਰਾਨੁ॥ਹਉਹਉਕਰਤੀਮੈਮੁਈਸਬ
ਦਿਰਵੈਮਨਿਗਿਆਨੁ॥ਹਾਰਡੋਰਕੰਕਨਘਣੇਕਰਿਥਾਕੀਸੀਗਾਰੁ॥ਮਿਲਿਪ੍ਰੀਤਮਸੁ
ਖੁਪਾਇਆਸਗਲਗੁਣਾਗਲਿਹਾਰੁ॥ਨਾਨਕਗੁਰਮੁਖਿਪਾਈਐਹਰਿਸਿਉਪ੍ਰੀਤਿਪ
ਆਰੁ॥ਹਰਿਬਿਨੁਕਿਨਿਸੁਖੁਪਾਇਆਦੇਖਹੁਮਨਿਬੀਚਾਰਿ॥ਹਰਿਪੜਣਾਹਰਿਬੁ
ਝਣਾਹਰਿਸਿਉਰਖਹੁਪਿਆਰੁ॥ਹਰਿਜਪੀਐਹਰਿਧਿਆਈਐਹਰਿਕਾਨਾਮੁਅਧਾ
ਰੁ॥੫॥੧॥ਲੇਖੁਨਮਿਟਈਹੇਸਖੀਜੋਲਿਖਿਆਕਰਤਾਰਿ॥ਆਪੇਕਾਰਣੁਜਿਨਿਕੀ
ਆਕਰਿਕਿਰਪਾਪਗੁਧਾਰਿ॥ਕਰਤੇਹਥਿਵਡਿਆਈਆਬੂਝਹੁਗੁਰਬੀਚਾਰਿ॥
ਲਿਖਿਆਫੇਰਿਨਸਕੀਐਜਿਉਭਾਵੀਤਿਉਸਾਰਿ॥ਨਦਰਿਤੇਰੀਸੁਖੁਪਾਇਆਨਾ
ਨਕਸਬਦੁਵੀਚਾਰਿ॥ਮਨਮੁਖਭੂਲੇਪਚਿਮੁਏਉਬਰੇਗੁਰਬੀਚਾਰਿ॥ਜਿਪੁਰਖੁਨ
ਦਰਿਨਆਵਈਤਿਸਕਾਕਿਆਕਰਿਕਹਿਆਜਾਇ॥ਬਲਿਹਾਰੀਗੁਰਆਪਣੇ
ਜਿਨਿਹਿਰਦੈਦਿਤਾਦਿਖਾਇ॥੨॥੬॥ਪਾਧਾਪੜਿਆਆਖੀਐਬਿਦਿਆਬਿਚਰੈ
ਸਹਜਿਸੁਭਾਇ॥ਬਿਦਿਆਸੋਧੈਤਤੁਲਹੈਰਾਮਨਾਮਲਿਵਲਾਇ॥ਮਨਮੁਖੁਬਿ
ਦਿਆਬਿਕ੍ਰਦਾਬਿਖੁਖਟੇਬਿਖੁਖਾਇ॥ਮੂਰਖੁਸਬਦੁਨਚੀਨਈਸੂਝਬੂਝਨਹਕਾ
ਇ॥੩॥ਪਾਧਾਗੁਰਮੁਖਿਆਖੀਐਚਾਟੜਿਆਮਤਿਦੇਇ॥ਨਾਮੁਸਮਾਲਹੁਨਾਮੁ
ਸੰਗਰਹੁਲਾਹਾਜਗਮਹਿਲੇਇ॥ਸਚੀਪਟੀਸਚੁਮਨਿਪੜੀਐਸਬਦੁਸੁਸਾਰੁ॥ਨਾ
ਨਕਸੋਪੜਿਆਸੋਪੰਡਿਤੁਬੀਨਾਜਿਸੁਰਾਮਨਾਮੁਗਲਿਹਾਰੁ॥੫॥੪॥੧॥

ਰਾਮਕਲੀ ਮਹਲਾ ੧ ਸਿਧ ਗੋਸਟਿ ੴ ਸਤਿਗੁਰ ਪ੍ਰਸਾਦਿ ॥
ਸਿਧ ਸਭਾ ਕਰਿ ਆਸਣਿ ਬੈਠੇ ਸੰਤ ਸਭਾ ਜੈਕਾਰੋ ॥ ਤਿਸੁ ਆਗੈ ਰਹਰਾਸਿ ਹਮਾਰੀ ਸਾਚਾ
ਅਪਰ ਅਪਾਰੋ ॥ ਮਸਤਕੁ ਕਾਟਿ ਧਰੀ ਤਿਸੁ ਆਗੈ ਤਨੁ ਮਨੁ ਆਗੈ ਦੇਉ ॥ ਨਾਨਕ ਸੰਤੁ ਮਿ
ਲੈ ਸਚੁ ਪਾਈਐ ਸਹਜ ਭਾਇ ਜਸੁ ਲੇਉ ॥੧॥ ਕਿਆ ਭਵੀਐ ਸਚਿ ਸੂਚਾ ਹੋਇ ॥ ਸਾ
ਚ ਸਬਦ ਬਿਨੁ ਮੁਕਤਿ ਨ ਕੋਇ ॥੧॥ ਰਹਾਉ ॥ ਕਵਨ ਤੁਮੇ ਕਿਆ ਨਾਉ ਤੁਮਾਰਾ ਕਉਨੁ ਮਾ
ਰਗੁ ਕਉਨੁ ਸੁਆਓ ॥ ਸਾਚੁ ਕਹਉ ਅਰਦਾਸਿ ਹਮਾਰੀ ਹਉ ਸੰਤ ਜਨਾ ਬਲਿ ਜਾਓ ॥ ਕਹ
ਬੈਸਹੁ ਕਹ ਰਹੀਐ ਬਾਲੇ ਕਹ ਆਵਹੁ ਕਹ ਜਾਹੋ ॥ ਨਾਨਕੁ ਬੋਲੈ ਸੁਣਿ ਬੈਰਾਗੀ ਕਿਆ
ਤੁਮਾਰਾ ਰਾਹੋ ॥੨॥ ਘਟਿ ਘਟਿ ਬੈਸਿ ਨਿਰੰਤਰਿ ਰਹੀਐ ਚਾਲਹਿ ਸਤਿਗੁਰ ਭਾਏ ॥ ਸ
ਹਜੇ ਆਏ ਹੁਕਮਿ ਸਿਧਾਏ ਨਾਨਕ ਸਦਾ ਰਜਾਏ ॥ ਆਸਣਿ ਬੈਸਣਿ ਥਿਰੁ ਨਾਰਾਇਣੁ
ਐਸੀ ਗੁਰਮਤਿ ਪਾਏ ॥ ਗੁਰਮੁਖਿ ਬੂਝੈ ਆਪੁ ਪਛਾਣੈ ਸਚੇ ਸਚਿ ਸਮਾਏ ॥੩॥ ਦੁਨੀ
ਆ ਸਾਗਰੁ ਦੁਤਰੁ ਕਹੀਐ ਕਿਉ ਕਰਿ ਪਾਈਐ ਪਾਰੋ ॥ ਚਰਪਟੁ ਬੋਲੈ ਅਉਧੂ ਨਾਨਕ
ਦੇਹੁ ਸਚਾ ਬੀਚਾਰੋ ॥ ਆਪੇ ਆਖੈ ਆਪੇ ਸਮਝੈ ਤਿਸੁ ਕਿਆ ਉਤਰੁ ਦੀਜੈ ॥ ਸਾਚੁ
ਕਹਹੁ ਤੁਮ ਪਾਰਗਰਾਮੀ ਤੁਝੁ ਕਿਆ ਬੈਸਣੁ ਦੀਜੈ ॥੪॥ ਜੈਸੇ ਜਲ ਮਹਿ ਕਮਲੁ ਨਿਰਾ
ਲਮੁ ਮੁਰਗਾਈ ਨੈ ਸਾਣੇ ॥ ਸੁਰਤਿ ਸਬਦਿ ਭਵ ਸਾਗਰੁ ਤਰੀਐ ਨਾਨਕ ਨਾਮੁ ਵਖਾਣੇ ॥
ਰਹਹਿ ਇਕਾਂਤਿ ਏਕੋ ਮਨਿ ਵਸਿਆ ਆਸਾ ਮਾਹਿ ਨਿਰਾਸੋ ॥ ਅਗਮੁ ਅਗੋਚਰੁ ਦੇ
ਖਿ ਦਿਖਾਏ ਨਾਨਕੁ ਤਾ ਕਾ ਦਾਸੋ ॥੫॥ ਸੁਣਿ ਸੁਆਮੀ ਅਰਦਾਸਿ ਹਮਾਰੀ ਪੂਛਉ ਸਾਚੁ ਬੀ
ਚਾਰੋ ॥ ਰੋਸੁ ਨ ਕੀਜੈ ਉਤਰੁ ਦੀਜੈ ਕਿਉ ਪਾਈਐ ਗੁਰ ਦੁਆਰੋ ॥ ਇਹੁ ਮਨੁ ਚਲਤਉ ਸ
ਚ ਘਰਿ ਬੈਸੈ ਨਾਨਕ ਨਾਮੁ ਅਧਾਰੋ ॥ ਆਪੇ ਮੇਲਿ ਮਿਲਾਏ ਕਰਤਾ ਲਾਗੈ ਸਾਚਿ ਪਿਆਰੋ ॥
੬॥ ਹਾਟੀ ਬਾਟੀ ਰਹਹਿ ਨਿਰਾਲੇ ਰੂਖਿ ਬਿਰਖਿ ਉਦਿਆਨੇ ॥ ਕੰਦ ਮੂਲੁ ਅਹਾਰੋ ਖਾ
ਈਐ ਅਉਧੂ ਬੋਲੈ ਗਿਆਨੇ ॥ ਤੀਰਥਿ ਨਾਈਐ ਸੁਖੁ ਫਲੁ ਪਾਈਐ ਮੈਲੁ ਨ ਲਾਗੈ ਕਾ
ਈ ॥ ਗੋਰਖ ਪੂਤੁ ਲੋਹਾਰੀਪਾ ਬੋਲੈ ਜੋਗ ਜੁਗਤਿ ਬਿਧਿ ਸਾਈ ॥੭॥ ਹਾਟੀ ਬਾਟੀ ਨੀ
ਦ ਨ ਆਵੈ ਪਰ ਘਰਿ ਚਿਤੁ ਨ ਡੋੁਲਾਈ ॥ ਬਿਨੁ ਨਾਵੈ ਮਨੁ ਟੇਕ ਨ ਟਿਕਈ ਨਾਨਕ ਭੂ
ਖ ਨ ਜਾਈ ॥ ਹਾਟੁ ਪਟਣੁ ਘਰੁ ਗੁਰੂ ਦਿਖਾਇਆ ਸਹਜੇ ਸਚੁ ਵਾਪਾਰੋ ॥ ਖੰਡਿਤ ਨਿਦ੍ਰਾ

ਅਲਪ ਅਹਾਰੰ ਨਾਨਕ ਤਤੁ ਬੀਚਾਰੋ ॥੮॥ ਦਰਸਨੁ ਭੇਖ ਕਰਹੁ ਜੋਗਿੰਦ੍ਰਾ ਮੁੰਦ੍ਰਾ ਝੋਲੀ
ਖਿੰਥਾ ॥ ਬਾਰਹ ਅੰਤਰਿ ਏਕੁ ਸਰੇਵਹੁ ਖਟੁ ਦਰਸਨ ਇਕ ਪੰਥਾ ॥ ਇਨ ਬਿਧਿ ਮਨੁ ਸ
ਮਝਾਈਐ ਪੁਰਖਾ ਬਾਹੁੜਿ ਚੋਟ ਨ ਖਾਈਐ ॥ ਨਾਨਕੁ ਬੋਲੈ ਗੁਰਮੁਖਿ ਬੂਝੈ ਜੋਗ
ਜੁਗਤਿ ਇਵ ਪਾਈਐ ॥੯॥ ਅੰਤਰਿ ਸਬਦੁ ਨਿਰੰਤਰਿ ਮੁਦ੍ਰਾ ਹਉਮੈ ਮਮਤਾ ਦੂਰਿ
ਕਰੀ ॥ ਕਾਮੁ ਕ੍ਰੋਧੁ ਅਹੰਕਾਰੁ ਨਿਵਾਰੈ ਗੁਰ ਕੈ ਸਬਦਿ ਸੁ ਸਮਝ ਪਰੀ ॥ ਖਿੰਥਾ ਝੋਲੀ
ਭਰਿਪੁਰਿ ਰਹਿਆ ਨਾਨਕ ਤਾਰੈ ਏਕੁ ਹਰੀ ॥ ਸਾਚਾ ਸਾਹਿਬੁ ਸਾਚੀ ਨਾਈ ਪਰਖੈ ਗੁਰ
ਕੀ ਬਾਤ ਖਰੀ ॥੧੦॥ ਊਂਧਉ ਖਪਰੁ ਪੰਚ ਭੂ ਟੋਪੀ ॥ ਕਾਂਇਆ ਕੜਾਸਣੁ ਮਨੁ ਜਾਗੋ
ਟੀ ॥ ਸਤੁ ਸੰਤੋਖੁ ਸੰਜਮੁ ਹੈ ਨਾਲਿ ॥ ਨਾਨਕ ਗੁਰਮੁਖਿ ਨਾਮੁ ਸਮਾਲਿ ॥੧੧॥ ਕਵਨੁ
ਸੁ ਗੁਪਤਾ ਕਵਨੁ ਸੁ ਮੁਕਤਾ ॥ ਕਵਨੁ ਸੁ ਅੰਤਰਿ ਬਾਹਰਿ ਜੁਗਤਾ ॥ ਕਵਨੁ ਸੁ ਆਵੈ ਕ
ਵਨੁ ਸੁ ਜਾਇ ॥ ਕਵਨੁ ਸੁ ਤ੍ਰਿਭਵਣਿ ਰਹਿਆ ਸਮਾਇ ॥੧੨॥ ਘਟਿ ਘਟਿ ਗੁਪ
ਤਾ ਗੁਰਮੁਖਿ ਮੁਕਤਾ ॥ ਅੰਤਰਿ ਬਾਹਰਿ ਸਬਦਿ ਸੁ ਜੁਗਤਾ ॥ ਮਨਮੁਖਿ ਬਿਨਸੈ ਆ
ਵੈ ਜਾਇ ॥ ਨਾਨਕ ਗੁਰਮੁਖਿ ਸਾਚਿ ਸਮਾਇ ॥੧੩॥ ਕਿਉ ਕਰਿ ਬਾਧਾ ਸਰਪਨਿ ਖ
ਧਾ ॥ ਕਿਉ ਕਰਿ ਖੋਇਆ ਕਿਉ ਕਰਿ ਲਾਧਾ ॥ ਕਿਉ ਕਰਿ ਨਿਰਮਲੁ ਕਿਉ ਕਰਿ ਅੰ
ਧਿਆਰਾ ॥ ਇਹੁ ਤਤੁ ਬੀਚਾਰੈ ਸੁ ਗੁਰੂ ਹਮਾਰਾ ॥੧੪॥ ਦੁਰਮਤਿ ਬਾਧਾ ਸਰਪਨਿ ਖਾ
ਧਾ ॥ ਮਨਮੁਖਿ ਖੋਇਆ ਗੁਰਮੁਖਿ ਲਾਧਾ ॥ ਸਤਿਗੁਰੁ ਮਿਲੈ ਅੰਧੇਰਾ ਜਾਇ ॥ ਨਾਨਕ ਹ
ਉਮੈ ਮੇਟਿ ਸਮਾਇ ॥੧੫॥ ਸੁੰਨ ਨਿਰੰਤਰਿ ਦੀਜੈ ਬੰਧੁ ॥ ਉਡੈ ਨ ਹੰਸਾ ਪੜੈ ਨ ਕੰਧੁ ॥ ਸਹ
ਜ ਗੁਫਾ ਘਰੁ ਜਾਣੈ ਸਾਚਾ ॥ ਨਾਨਕ ਸਾਚੇ ਭਾਵੈ ਸਾਚਾ ॥੧੬॥ ਕਿਸੁ ਕਾਰਣਿ ਗ੍ਰਿਹੁ ਤ
ਜਿਓ ਉਦਾਸੀ ॥ ਕਿਸੁ ਕਾਰਣਿ ਇਹੁ ਭੇਖੁ ਨਿਵਾਸੀ ॥ ਕਿਸੁ ਵਖਰ ਕੇ ਤੁਮ ਵਣਜਾਰੇ ॥
ਕਿਉ ਕਰਿ ਸਾਥੁ ਲੰਘਾਵਹੁ ਪਾਰੇ ॥੧੭॥ ਗੁਰਮੁਖਿ ਖੋਜਤ ਭਏ ਉਦਾਸੀ ॥ ਦਰਸਨ
ਕੈ ਤਾਈ ਭੇਖ ਨਿਵਾਸੀ ॥ ਸਾਚ ਵਖਰ ਕੇ ਹਮ ਵਣਜਾਰੇ ॥ ਨਾਨਕ ਗੁਰਮੁਖਿ ਉਤਰਸਿ
ਪਾਰੇ ॥੧੮॥ ਕਿਤੁ ਬਿਧਿ ਪੁਰਖਾ ਜਨਮੁ ਵਟਾਇਆ ॥ ਕਾਹੇ ਕਉ ਤੁਝੁ ਇਹੁ ਮਨੁ ਲਾ
ਇਆ ॥ ਕਿਤੁ ਬਿਧਿ ਆਸਾ ਮਨਸਾ ਖਾਈ ॥ ਕਿਤੁ ਬਿਧਿ ਜੋਤਿ ਨਿਰੰਤਰਿ ਪਾਈ ॥
ਬਿਨੁ ਦੰਤਾ ਕਿਉ ਖਾਈਐ ਸਾਰੁ ॥ ਨਾਨਕ ਸਾਚਾ ਕਰਹੁ ਬੀਚਾਰੁ ॥੧੯॥ ਸਤਿਗੁਰ

ਕੈਜਨਮੇਗਵਨੁਮਿਟਾਇਆ॥ਅਨਹਤਿਰਾਤੇਇਹੁਮਨੁਲਾਇਆ॥ਮਨਸਾਆ
ਸਾਸਬਦਿਜਲਾਈ॥ਗੁਰਮੁਖਿਜੋਤਿਨਿਰੰਤਰਿਪਾਈ॥ਤ੍ਰੈਗੁਣਮੇਟੇਖਾਈਐ
ਸਾਰੁ॥ਨਾਨਕਤਾਰੇਤਾਰਣਹਾਰੁ॥੨੦॥ਆਦਿਕਉਕਵਨੁਬੀਚਾਰੁਕਥੀਅਲੇਸੁੰਨੁ
ਕਹਾਘਰਵਾਸੋ॥ਗਿਆਨਕੀਮੁਦ੍ਰਾਕਵਨਕਥੀਅਲੇਘਟਿਘਟਿਕਵਨਨਿਵਾਸੋ
॥ਕਾਲਕਾਠੀਗਾਕਿਉਜਲਾਈਅਲੇਕਿਉਨਿਰਭਉਘਰਿਜਾਈਐ॥ਸਹਜਸੰ
ਤੋਖਕਾਆਸਣੁਜਾਣੈਕਿਉਛੇਦੇਬੈਰਾਈਐ॥ਗੁਰਕੈਸਬਦਿਹਉਮੈਬਿਖੁਮਾਰੈ
ਤਾਨਿਜਘਰਿਹੋਵੈਵਾਸੋ॥ਜਿਨਿਰਚਿਰਚਿਆਤਿਸੁਸਬਦਿਪਛਾਣੈਨਾਨਕੁ
ਤਾਕਾਦਾਸੋ॥੨੧॥ਕਹਾਤੇਆਵੈਕਹਾਇਹੁਜਾਵੈਕਹਾਇਹੁਰਹੈਸਮਾਈ॥ਏਸੁਸਬ
ਦਕਉਜੋਅਰਥਾਵੈਤਿਸੁਗੁਰਤਿਲੁਨਤਮਾਈ॥ਕਿਉਤਤੈਅਵਿਗਤੈਪਾਵੈਗੁਰ
ਮੁਖਿਲਗੈਪਿਆਰੋ॥ਆਪੇਸੁਰਤਾਆਪੇਕਰਤਾਕਹੁਨਾਨਕਬੀਚਾਰੋ॥ਹੁਕਮੇ
ਆਵੈਹੁਕਮੇਜਾਵੈਹੁਕਮੇਰਹੈਸਮਾਈ॥ਪੂਰੇਗੁਰਤੇਸਾਚੁਕਮਾਵੈਗਤਿਮਿਤਿਸ
ਬਦੇਪਾਈ॥੨੨॥ਆਦਿਕਉਬਿਸਮਾਦੁਬੀਚਾਰੁਕਥੀਅਲੇਸੁੰਨਨਿਰੰਤਰਿਵਾ
ਸੁਲੀਆ॥ਅਕਲਪਤਮੁਦ੍ਰਾਗੁਰਗਿਆਨੁਬੀਚਾਰੀਅਲੇਘਟਿਘਟਿਸਾਚਾ
ਸਰਬਜੀਆ॥ਗੁਰਬਚਨੀਅਵਿਗਤਿਸਮਾਈਐਤਤੁਨਿਰੰਜਨੁਸਹਜਿਲਹੈ॥
ਨਾਨਕਦੂਜੀਕਾਰਨਕਰਣੀਸੇਵੈਸਿਖੁਸੁਖੋਜਿਲਹੈ॥ਹੁਕਮੁਬਿਸਮਾਦੁਹੁਕਮਿਪ
ਛਾਣੈਜੀਅਜੁਗਤਿਸਚੁਜਾਣੈਸੋਈ॥ਆਪੁਮੇਟਿਨਿਰਾਲਮੁਹੋਵੈਅੰਤਰਿਸਾਚੁ
ਜੋਗੀਕਹੀਐਸੋਈ॥੨੩॥ਅਵਿਗਤੋਨਿਰਮਾਇਲੁਉਪਜੇਨਿਰਗੁਣਤੇਸਰਗੁ
ਣੁਥੀਆ॥ਸਤਿਗੁਰਪਰਚੈਪਰਮਪਦੁਪਾਈਐਸਾਚੈਸਬਦਿਸਮਾਇਲੀਆ॥
ਏਕੇਕਉਸਚੁਏਕਾਜਾਣੈਹਉਮੈਦੂਜਾਦੂਰਿਕੀਆ॥ਸੋਜੋਗੀਗੁਰਸਬਦੁਪਛਾਣੈ
ਅੰਤਰਿਕਮਲੁਪ੍ਰਗਾਸੁਥੀਆ॥ਜੀਵਤੁਮਰੈਤਾਸਭੁਕਿਛੁਸੂਝੈਅੰਤਰਿਜਾਣੈਸ
ਰਬਦਇਆ॥ਨਾਨਕਤਾਕਉਮਿਲੈਵਡਾਈਆਪੁਪਛਾਣੈਸਰਬਜੀਆ॥੨੪
॥ਸਾਚੌਉਪਜੈਸਾਚਿਸਮਾਵੈਸਾਚੇਸੂਚੇਏਕਮਇਆ॥ਝੂਠੇਆਵਹਿਠਵਰਨਪਾਵ
ਹਿਦੂਜੈਆਵਾਗਉਣੁਭਇਆ॥ਆਵਾਗਉਣੁਮਿਟੈਗੁਰਸਬਦੀਆਪੇਪਰਖੈ

ਬਖਸਿਲਇਆ॥ਏਕਾਬੇਦਨਦੂਜੈਬਿਆਪੀਨਾਮੁਰਸਾਇਣੁਵੀਸਰਿਆ॥ਸੋਬੂ
ਝੈਜਿਸੁਆਪਿਬੁਝਾਏਗੁਰਕੈਸਬਦਿਸੁਮੁਕਤੁਭਇਆ॥ਨਾਨਕਤਾਰੇਤਾਰਣਹਾਰਾ
ਹਉਮੈਦੂਜਾਪਰਹਰਿਆ॥੨੫॥ਮਨਮੁਖਿਭੂਲੈਜਮਕੀਕਾਣਿ॥ਪਰਘਰੁਜੋਹੈਹਾ
ਣੇਹਾਣਿ॥ਮਨਮੁਖਿਭਰਮਿਭਵੈਬੇਬਾਣਿ॥ਵੇਮਾਰਗਿਮੂਸੈਮੰਤ੍ਰਿਮਸਾਣਿ॥ਸਬ
ਦੁਨਚੀਨੈਲਵੈਕੁਬਾਣਿ॥ਨਾਨਕਸਾਚਿਰਤੇਸੁਖੁਜਾਣਿ॥੨੬॥ਗੁਰਮੁਖਿਸਾਚੇਕਾ
ਭਉਪਾਵੈ॥ਗੁਰਮੁਖਿਬਾਣੀਅਘੜੁਘੜਾਵੈ॥ਗੁਰਮੁਖਿਨਿਰਮਲਹਰਿਗੁਣਗਾ
ਵੈ॥ਗੁਰਮੁਖਿਪਵਿਤ੍ਰੁਪਰਮਪਦੁਪਾਵੈ॥ਗੁਰਮੁਖਿਰੋਮਿਰੋਮਿਹਰਿਧਿਆਵੈ॥ਨਾਨ
ਕਗੁਰਮੁਖਿਸਾਚਿਸਮਾਵੈ॥੨੭॥ਗੁਰਮੁਖਿਪਰਚੈਬੇਦਬੀਚਾਰੀ॥ਗੁਰਮੁਖਿਪਰ
ਚੈਤਰੀਐਤਾਰੀ॥ਗੁਰਮੁਖਿਪਰਚੈਸੁਸਬਦਿਗਿਆਨੀ॥ਗੁਰਮੁਖਿਪਰਚੈਅੰਤ
ਰਬਿਧਿਜਾਨੀ॥ਗੁਰਮੁਖਿਪਾਈਐਅਲਖਅਪਾਰੁ॥ਨਾਨਕਗੁਰਮੁਖਿਮੁਕਤਿਦੁ
ਆਰੁ॥੨੮॥ਗੁਰਮੁਖਿਅਕਥੁਕਥੈਬੀਚਾਰਿ॥ਗੁਰਮੁਖਿਨਿਬਹੈਸਪਰਵਾਰਿ
॥ਗੁਰਮੁਖਿਜਪੀਐਅੰਤਰਿਪਿਆਰਿ॥ਗੁਰਮੁਖਿਪਾਈਐਸਬਦਿਅਚਾਰਿ॥
ਸਬਦਿਭੇਦਿਜਾਣੈਜਾਣਾਈ॥ਨਾਨਕਹਉਮੈਜਾਲਿਸਮਾਈ॥੨੯॥ਗੁਰਮੁਖਿ
ਧਰਤੀਸਾਚੈਸਾਜੀ॥ਤਿਸਮਹਿਓਪਤਿਖਪਤਿਸੁਬਾਜੀ॥ਗੁਰਕੈਸਬਦਿਰ
ਪੈਰੰਗੁਲਾਇ॥ਸਾਚਿਰਤਉਪਤਿਸਿਉਘਰਿਜਾਇ॥ਸਾਚਸਬਦਬਿਨੁਪ
ਤਿਨਹੀਪਾਵੈ॥ਨਾਨਕਬਿਨੁਨਾਵੈਕਿਉਸਾਚਿਸਮਾਵੈ॥੩੦॥ਗੁਰਮੁਖਿਅਸ
ਟਸਿਧੀਸਭਿਬੁਧੀ॥ਗੁਰਮੁਖਿਭਵਜਲੁਤਰੀਐਸਚਸੁਧੀ॥ਗੁਰਮੁਖਿਸਰ
ਅਪਸਰਬਿਧਿਜਾਣੈ॥ਗੁਰਮੁਖਿਪਰਵਿਰਤਿਨਰਵਿਰਤਿਪਛਾਣੈ॥ਗੁਰਮੁ
ਖਿਤਾਰੇਪਾਰਿਉਤਾਰੇ॥ਨਾਨਕਗੁਰਮੁਖਿਸਬਦਿਨਿਸਤਾਰੇ॥੩੧॥ਨਾਮੇਰਾਤੇਹਉ
ਮੈਜਾਇ॥ਨਾਮਿਰਤੇਸਚਿਰਹੇਸਮਾਇ॥ਨਾਮਿਰਤੇਜੋਗਜੁਗਤਿਬੀਚਾਰੁ॥ਨਾ
ਮਿਰਤੇਪਾਵਹਿਮੋਖਦੁਆਰੁ॥ਨਾਮਿਰਤੇਤ੍ਰਿਭਵਣਸੋਝੀਹੋਇ॥ਨਾਨਕਨਾਮਿ
ਰਤੇਸਦਾਸੁਖੁਹੋਇ॥੩੨॥ਨਾਮਿਰਤੇਸਿਧਗੋਸਟਿਹੋਇ॥ਨਾਮਿਰਤੇਸਦਾਤ
ਪੁਹੋਇ॥ਨਾਮਿਰਤੇਸਚੁਕਰਣੀਸਾਰੁ॥ਨਾਮਿਰਤੇਗੁਣਗਿਆਨਬੀਚਾਰੁ॥

ਬਿਨੁਨਾਵੈਬੋਲੈਸਭੁਵੇਕਾਰੁ॥ਨਾਨਕਨਾਮਿਰਤੇਤਿਨਕਉਜੈਕਾਰੁ॥੩੩॥ਪੂਰੇਗੁਰਤੇਨਾਮੁ
ਪਾਇਆਜਾਇ॥ਜੋਗਜੁਗਤਿਸਚਿਰਹੈਸਮਾਇ॥ਬਾਰਹਮਹਿਜੋਗੀਭਰਮਾਏਸੰਨਿਆ
ਸੀਛਿਅਚਾਰਿ॥ਗੁਰਕੈਸਬਦਿਜੋਮਰਿਜੀਵੈਸੋਪਾਏਮੋਖਦੁਆਰੁ॥ਬਿਨੁਸਬਦੈਸਭਿ
ਦੂਜੈਲਾਗੇਦੇਖਹੁਰਿਦੈਬੀਚਾਰਿ॥ਨਾਨਕਵਡੇਸੇਵਡਭਾਗੀਜਿਨੀਸਚੁਰਖਿਆਉਰ
ਧਾਰਿ॥੩੪॥ਗੁਰਮੁਖਿਰਤਨੁਲਹੈਲਿਵਲਾਇ॥ਗੁਰਮੁਖਿਪਰਖੈਰਤਨੁਸੁਭਾਇ॥
ਗੁਰਮੁਖਿਸਾਚੀਕਾਰਕਮਾਇ॥ਗੁਰਮੁਖਿਸਾਚੇਮਨੁਪਤੀਆਇ॥ਗੁਰਮੁਖਿਅਲਖੁਲਖਾ
ਏਤਿਸੁਭਾਵੈ॥ਨਾਨਕਗੁਰਮੁਖਿਚੋਟਨਖਾਵੈ॥੩੫॥ਗੁਰਮੁਖਿਨਾਮੁਦਾਨੁਇਸਨਾਨੁ॥
ਗੁਰਮੁਖਿਲਾਗੈਸਹਜਿਧਿਆਨੁ॥ਗੁਰਮੁਖਿਪਾਵੈਦਰਗਹਮਾਨੁ॥ਗੁਰਮੁਖਿਭਉਭੰਜ
ਨੁਪਰਧਾਨੁ॥ਗੁਰਮੁਖਿਕਰਣੀਕਾਰਕਰਾਏ॥ਨਾਨਕਗੁਰਮੁਖਿਮੇਲਿਮਿਲਾਏ॥੩੬॥
ਗੁਰਮੁਖਿਸਾਸਤ੍ਰਸਿੰਮ੍ਰਿਤਿਬੇਦ॥ਗੁਰਮੁਖਿਪਾਵੈਘਟਿਘਟਿਭੇਦ॥ਗੁਰਮੁਖਿਵੈਰਵਿਰੋ
ਧਗਵਾਵੈ॥ਗੁਰਮੁਖਿਸਗਲੀਗਣਤਮਿਟਾਵੈ॥ਗੁਰਮੁਖਿਰਾਮਨਾਮਿਰੰਗਿਰਾਤਾ॥ਨਾਨ
ਕਗੁਰਮੁਖਿਖਸਮੁਪਛਾਤਾ॥੩੭॥ਬਿਨੁਗੁਰਭਰਮੈਆਵੈਜਾਇ॥ਬਿਨੁਗੁਰਘਾਲ
ਨਪਵਈਥਾਇ॥ਬਿਨੁਗੁਰਮਨੂਆਅਤਿਡੋਲਾਇ॥ਬਿਨੁਗੁਰਤ੍ਰਿਪਤਿਨਹੀਬਿਖੁਖਾ
ਇ॥ਬਿਨੁਗੁਰਬਿਸੀਅਰੁਡਸੈਮਰਿਵਾਟ॥ਨਾਨਕਗੁਰਬਿਨੁਘਾਟੇਘਾਟ॥੩੮॥ਜਿ
ਸੁਗੁਰੁਮਿਲੈਤਿਸੁਪਾਰਿਉਤਾਰੈ॥ਅਵਗਣਮੇਟੈਗੁਣਿਨਿਸਤਾਰੈ॥ਮੁਕਤਿਮਹਾ
ਸੁਖਗੁਰਸਬਦੁਬੀਚਾਰਿ॥ਗੁਰਮੁਖਿਕਦੇਨਆਵੈਹਾਰਿ॥ਤਨੁਹਟੜੀਇਹੁਮਨੁਵਣ
ਜਾਰਾ॥ਨਾਨਕਸਹਜੇਸਚੁਵਾਪਾਰਾ॥੩੯॥ਗੁਰਮੁਖਿਬਾਂਧਿਓਸੇਤੁਬਿਧਾਤੈ॥ਲੰਕ
ਲੂਟੀਦੈਤਸੰਤਾਪੈ॥ਰਾਮਚੰਦਿਮਾਰਿਓਅਹਿਰਾਵਣੁ॥ਭੇਦੁਬਭੀਖਣਗੁਰਮੁਖਿ
ਰਚਾਇਣੁ॥ਗੁਰਮੁਖਿਸਾਇਰਿਪਾਹਣਤਾਰੇ॥ਗੁਰਮੁਖਿਕੋਟਿਤੇਤੀਸਉਧਾਰੇ॥੪੦॥
ਗੁਰਮੁਖਿਚੂਕੈਆਵਣਜਾਣੁ॥ਗੁਰਮੁਖਿਦਰਗਹਪਾਵੈਮਾਣੁ॥ਗੁਰਮੁਖਿਖੋਟੇਖਰੇ
ਪਛਾਣੁ॥ਗੁਰਮੁਖਿਲਾਗੈਸਹਜਿਧਿਆਨੁ॥ਗੁਰਮੁਖਿਦਰਗਹਸਿਫਤਿਸਮਾਇ॥
ਨਾਨਕਗੁਰਮੁਖਿਬੰਧੁਨਪਾਇ॥੪੧॥ਗੁਰਮੁਖਿਨਾਮੁਨਿਰੰਜਨਪਾਏ॥ਗੁਰਮੁਖਿਹ
ਉਮੈਸਬਦਿਜਲਾਏ॥ਗੁਰਮੁਖਿਸਾਚੇਕੇਗੁਣਗਾਏ॥ਗੁਰਮੁਖਿਸਾਚੈਰਹੈਸਮਾਏ॥

ਗੁਰਮੁਖਿਸਾਚਿਨਾਮਿਪਤਿਊਤਮਹੋਇ॥ਨਾਨਕਗੁਰਮੁਖਿਸਗਲਭਵਣਕੀਸੋਝੀਹੋ
ਇ॥੪੨॥ਕਵਣਮੂਲੁਕਵਣਮਤਿਵੇਲਾ॥ਤੇਰਾਕਵਣੁਗੁਰੂਜਿਸਕਾਤੂਚੇਲਾ॥
ਕਵਣਕਥਾਲੇਰਹਹੁਨਿਰਾਲੇ॥ਬੋਲੈਨਾਨਕੁਸੁਣਹੁਤੁਮਬਾਲੇ॥ਏਸੁਕਥਾਕਾਦੇ
ਇਬੀਚਾਰੁ॥ਭਵਜਲੁਸਬਦਿਲੰਘਾਵਣਹਾਰੁ॥੪੩॥ਪਵਨਅਰੰਭੁਸਤਿਗੁਰਮ
ਤਿਵੇਲਾ॥ਸਬਦੁਗੁਰੂਸੁਰਤਿਧੁਨਿਚੇਲਾ॥ਅਕਥਕਥਾਲੇਰਹਉਨਿਰਾਲਾ॥ਨਾਨ
ਕਜੁਗਿਜੁਗਿਗੁਰਗੋਪਾਲਾ॥ਏਕੁਸਬਦੁਜਿਤੁਕਥਾਵੀਚਾਰੀ॥ਗੁਰਮੁਖਿਹਉਮੈ
ਅਗਨਿਨਿਵਾਰੀ॥੪੪॥ਮੈਣਕੇਦੰਤਕਿਉਖਾਈਐਸਾਰੁ॥ਜਿਤੁਗਰਬੁਜਾਇਸੁ
ਕਵਣੁਆਹਾਰੁ॥ਹਿਵੈਕਾਘਰੁਮੰਦਰੁਅਗਨਿਪਿਰਾਹਨੁ॥ਕਵਨਗੁਫਾਜਿਤੁਰਹੈਅ
ਵਾਹਨੁ॥ਇਤਉਤਕਿਸਕਉਜਾਣਿਸਮਾਵੈ॥ਕਵਨਧਿਆਨੁਮਨੁਮਨਹਿਸਮਾਵੈ
॥੪੫॥ਹਉਹਉਮੈਮੈਵਿਚਹੁਖੋਵੈ॥ਦੂਜਾਮੇਟੈਏਕੋਹੋਵੈ॥ਜਗੁਕਰੜਾਮਨਮੁਖੁਗਾ
ਵਾਰੁ॥ਸਬਦੁਕਮਾਈਐਖਾਈਐਸਾਰੁ॥ਅੰਤਰਿਬਾਹਰਿਏਕੋਜਾਣੈ॥ਨਾਨਕਅਗ
ਨਿਮਰੈਸਤਿਗੁਰਕੈਭਾਣੈ॥੪੬॥ਸਚਭੈਰਾਤਾਗਰਬੁਨਿਵਾਰੈ॥ਏਕੋਜਾਤਾਸਬਦੁ
ਵੀਚਾਰੈ॥ਸਬਦੁਵਸੈਸਚੁਅੰਤਰਿਹੀਆ॥ਤਨੁਮਨੁਸੀਤਲੁਰੰਗਿਰੰਗੀਆ॥ਕਾ
ਮੁਕ੍ਰੋਧੁਬਿਖੁਅਗਨਿਨਿਵਾਰੇ॥ਨਾਨਕਨਦਰੀਨਦਰਿਪਿਆਰੇ॥੪੭॥ਕਵਨਮੁਖਿਚੰ
ਦੁਹਿਵੈਘਰੁਛਾਇਆ॥ਕਵਨਮੁਖਿਸੂਰਜੁਤਪੈਤਪਾਇਆ॥ਕਵਨਮੁਖਿਕਾਲੁ
ਜੋਹਤਨਿਤਰਹੈ॥ਕਵਨਬੁਧਿਗੁਰਮੁਖਿਪਤਿਰਹੈ॥ਕਵਨੁਜੋਧੁਜੋਕਾਲੁਸੰਘਾਰੈ॥ਬੋ
ਲੈਬਾਣੀਨਾਨਕੁਬੀਚਾਰੈ॥੪੮॥ਸਬਦੁਭਾਖਤਸਸਿਜੋਤਿਅਪਾਰਾ॥ਸਸਿਘਰਿ
ਸੂਰੁਵਸੈਮਿਟੈਅੰਧਿਆਰਾ॥ਸੁਖੁਦੁਖੁਸਮਕਰਿਨਾਮੁਅਧਾਰਾ॥ਆਪੇਪਾਰਿਉਤਾ
ਰਣਹਾਰਾ॥ਗੁਰਪਰਚੈਮਨੁਸਾਚਿਸਮਾਇ॥ਪ੍ਰਣਵਤਿਨਾਨਕੁਕਾਲੁਨਖਾਇ॥੪
੯॥ਨਾਮਤਤੁਸਭਹੀਸਿਰਿਜਾਪੈ॥ਬਿਨੁਨਾਵੈਦੁਖੁਕਾਲੁਸੰਤਾਪੈ॥ਤਤੋਤਤੁਮਿਲੈਮ
ਨੁਮਾਨੈ॥ਦੂਜਾਜਾਇਇਕਤੁਘਰਿਆਨੈ॥ਬੋਲੈਪਵਨਾਗਗਨੁਗਰਜੈ॥ਨਾਨਕਨਿ
ਹਚਲੁਮਿਲਣੁਸਹਜੈ॥੫੦॥ਅੰਤਰਿਸੁੰਨੰਬਾਹਰਿਸੁੰਨੰਤ੍ਰਿਭਵਣਸੁੰਨਮਸੁੰਨੰ॥
ਚਉਥੇਸੁੰਨੈਜੋਨਰੁਜਾਣੈਤਾਕਉਪਾਪੁਨਪੁੰਨੰ॥ਘਟਿਘਟਿਸੁੰਨਕਾਜਾਣੈਭੇਉ॥ਆ

ਦਿਪੁਰਖੁਨਿਰੰਜਨਦੇਉ ਜੋਜਨੁਨਾਮਿਨਿਰੰਜਨਰਾਤਾਨਾਨਕਸੋਈਪੁਰਖੁਬਿਧਾਤਾ
॥੫੧॥ਸੁੰਨੋਸੁੰਨੁਕਹੈਸਭੁਕੋਈ ਅਨਹਤਸੁੰਨੁਕਹਾਤੇਹੋਈ ਅਨਹਤਸੁੰਨਿਰਤੇਸੇਕੈ
ਸੇ ਜਿਸਤੇਉਪਜੇਤਿਸਹੀਜੈਸੇ ਓਇਜਨਮਿਨਮਰਹਿਨਆਵਹਿਜਾਹਿ ਨਾਨ
ਕਗੁਰਮੁਖਿਮਨੁਸਮਝਾਹਿ ॥੫੨॥ਨਉਸਰਸੁਭਰਦਸਵੈਪੂਰੇ ਤਹਅਨਹਤਸੁੰਨ
ਵਜਾਵਹਿਤੂਰੇ ਸਾਚੈਰਾਚੇਦੇਖਿਹਜੂਰੇ ਘਟਿਘਟਿਸਾਚੁਰਹਿਆਭਰਪੂਰੇ ਗੁਪ
ਤੀਬਾਣੀਪਰਗਟੁਹੋਇ ਨਾਨਕਪਰਖਿਲਏਸਚੁਸੋਇ ॥੫੩॥ਸਹਜਭਾਇਮਿ
ਲੀਐਸੁਖੁਹੋਵੈ ਗੁਰਮੁਖਿਜਾਗੈਨੀਦਨਸੋਵੈ ਸੁੰਨਸਬਦੁਅਪਰੰਪਰਿਧਾਰੈ ਕਹ
ਤੇਮੁਕਤੁਸਬਦਿਨਿਸਤਾਰੈ ਗੁਰਕੀਦੀਖਿਆਸੇਸਚਿਰਾਤੇ ਨਾਨਕਆਪੁਗਵਾਇ
ਮਿਲਣਨਭੀਤਿਰਾਤੇ ॥੫੪॥ਕੁਬੁਧਿਚਵਾਵੈਸੋਕਿਤੁਠਾਇ ਕਿਉਤਤੁਨਬੂਝੈਚੋਟ
ਖਾਇ ਜਮਦਰਿਬਾਧੇਕੋਇਨਰਾਖੈ ਬਿਨੁਸਬਦੈਨਾਹੀਪਤਿਸਾਖੈ ਕਿਉਕਰਿ
ਬੂਝੈਪਾਵੈਪਾਰੁ ਨਾਨਕਮਨਮੁਖਿਨਬੁਝੈਗਵਾਰੁ ॥੫੫॥ਕੁਬੁਧਿਮਿਟੈਗੁਰਸਬਦੁ
ਬੀਚਾਰਿ ਸਤਿਗੁਰੁਭੇਟੈਮੋਖਦੁਆਰ ਤਤੁਨਚੀਨੈਮਨਮੁਖੁਜਲਿਜਾਇ ਦੁਰਮ
ਤਿਵਿਛੁੜਿਚੋਟਾਖਾਇ ਮਾਨੈਹੁਕਮੁਸਭੇਗੁਣਗਿਆਨ ਨਾਨਕਦਰਗਹਪਾਵੈਮਾ
ਨੁ ॥੫੬॥ਸਾਚੁਵਖਰੁਧਨੁਪਲੈਹੋਇ ਆਪਿਤਰੈਤਾਰੇਭੀਸੋਇ ਸਹਜਿਰਤਾ
ਬੂਝੈਪਤਿਹੋਇ ਤਾਕੀਕੀਮਤਿਕਰੈਨਕੋਇ ਜਹਦੇਖਾਤਹਰਹਿਆਸਮਾਇ
ਨਾਨਕਪਾਰਿਪਰੈਸਚਭਾਇ ॥੫੭॥ਸੁਸਬਦਕਾਕਹਾਵਾਸੁਕਥੀਅਲੇਜਿਤੁਤ
ਰੀਐਭਵਜਲੁਸੰਸਾਰੋ ਤ੍ਰੈਸਤਅੰਗੁਲਵਾਈਕਹੀਐਤਿਸੁਕਹੁਕਵਨੁਅਧਾਰੋ
ਬੋਲੈਖੇਲੈਅਸਥਿਰੁਹੋਵੈਕਿਉਕਰਿਅਲਖੁਲਖਾਏ ਸੁਣਿਸੁਆਮੀਸਚੁਨਾਨਕੁ
ਪ੍ਰਣਵੈਅਪਣੇਮਨਸਮਝਾਏ ਗੁਰਮੁਖਿਸਬਦੇਸਚਿਲਿਵਲਾਗੈਕਰਿਨਦਰੀਮੇ
ਲਿਮਿਲਾਏ ਆਪੇਦਾਨਾਆਪੇਬੀਨਾਪੂਰੈਭਾਗਿਸਮਾਏ ॥੫੮॥ਸੁਸਬਦਕਉਨਿ
ਰੰਤਰਿਵਾਸੁਅਲਖੰਜਹਦੇਖਾਤਹਸੋਈ ਪਵਨਕਾਵਾਸਾਸੁੰਨਨਿਵਾਸਾਅਕਲਕ
ਲਾਧਰਸੋਈ ਨਦਰਿਕਰੇਸਬਦੁਘਟਮਹਿਵਸੈਵਿਚਹੁਭਰਮੁਗਵਾਏ ਤਨੁਮਨੁ
ਨਿਰਮਲੁਨਿਰਮਲਬਾਣੀਨਾਮੋਮੰਨਿਵਸਾਏ ਸਬਦਿਗੁਰੂਭਵਸਾਗਰੁਤਰੀਐ

ਤਉਤਏਕੋਜਾਣੈ ਸਾਚਿਹਨੁਵਰਨੁਨਹੀਛਾਇਆਮਾਇਆਨਾਨਕਸਬਦੁਪਛਾਣੈ
॥੫੯॥ਤ੍ਰੈਸਤਅੰਗੁਲਵਾਈਅਉਧੂਸੁੰਨਸਚੁਆਹਾਰੋ ਗੁਰਮੁਖਿਬੋਲੈਤਤੁਬਿਰੋਲੈ
ਚੀਨੈਅਲਖਅਪਾਰੋ ਤ੍ਰੈਗੁਣਮੇਟੈਸਬਦੁਵਸਾਏਤਾਮਨਿਚੂਕੈਅਹੰਕਾਰੋ ਅੰਤਰਿਬ
ਾਹਰਿਏਕੋਜਾਣੈਤਾਹਰਿਨਾਮਿਲਗੈਪਿਆਰੋ ਸੁਖਮਨਾਇੜਾਪਿੰਗੁਲਾਬੂਝੈਜਾਆ
ਪੇਅਲਖੁਲਖਾਏ ਨਾਨਕਤਿਹੁਤੇਊਪਰਿਸਾਚਾਸਤਿਗੁਰਸਬਦਿਸਮਾਏ ॥੬੦॥
ਮਨਕਾਜੀਉਪਵਨੁਕਥੀਅਲੇਪਵਨੁਕਹਾਰਸੁਖਾਈ ਗਿਆਨਕੀਮੁਦ੍ਰਾਕਵਨ
ਅਉਧੂਸਿਧਕੀਕਵਨਕਮਾਈ ਬਿਨੁਸਬਦੈਰਸੁਨਆਵੈਅਉਧੂਹਉਮੈਪਿਆ
ਸਨਜਾਈ ਸਬਦਿਰਤੇਅੰਮ੍ਰਿਤਰਸੁਪਾਇਆਸਾਚੇਰਹੇਅਘਾਈ ਕਵਨਬੁ
ਧਿਜਿਤੁਅਸਥਿਰੁਰਹੀਐਕਿਤੁਭੋਜਨਿਤ੍ਰਿਪਤਾਸੈ ਨਾਨਕਦੁਖੁਸੁਖੁਸਮਕਰਿਜਾ
ਪੈਸਤਿਗੁਰਤੇਕਾਲੁਨਗ੍ਰਾਸੈ ॥੬੧॥ਰੰਗਿਨਰਾਤਾਰਸਿਨਹੀਮਾਤਾ ਬਿਨੁਗੁਰਸਬ
ਦੈਜਲਿਬਲਿਤਾਤਾ ਬਿੰਦੁਨਰਾਖਿਆਸਬਦੁਨਭਾਖਿਆ ਪਵਨੁਨਸਾਧਿਆ
ਸਚੁਨਅਰਾਧਿਆ ਅਕਥਕਥਾਲੇਸਮਕਰਿਰਹੈ ਤਉਨਾਨਕਆਤਮਰਾਮਕਉ
ਲਹੈ ॥੬੨॥ਗੁਰਪਰਸਾਦੀਰੰਗੇਰਾਤਾ ਅੰਮ੍ਰਿਤੁਪੀਆਸਾਚੇਮਾਤਾ ਗੁਰਵੀਚ
ਾਰੀਅਗਨਿਨਿਵਾਰੀ ਅਪਿਉਪੀਓਆਤਮਸੁਖੁਧਾਰੀ ਸਚੁਅਰਾਧਿਆਗੁਰਮੁਖਿ
ਤਰੁਤਾਰੀ ਨਾਨਕਬੂਝੈਕੋਵੀਚਾਰੀ ॥੬੩॥ਇਹੁਮਨੁਮੈਗਲੁਕਹਾਬਸੀਅਲੇ
ਕਹਾਬਸੈਇਹੁਪਵਨਾ ਕਹਾਬਸੈਸੁਸਬਦੁਅਉਧੂਤਾਕਉਚੂਕੈਮਨਕਾਭਵਨਾ
ਨਦਰਿਕਰੇਤਾਸਤਿਗੁਰੁਮੇਲੇਤਾਨਿਜਘਰਿਵਾਸਾਇਹੁਮਨੁਪਾਏ ਆਪੈਆਪੁਖ
ਾਇਤਾਨਿਰਮਲੁਹੋਵੈਧਾਵਤੁਵਰਜਿਰਹਾਏ ਕਿਉਮੂਲੁਪਛਾਣੈਆਤਮੁਜਾਣੈਕਿ
ਉਸਸਿਘਰਿਸੂਰੁਸਮਾਵੈ ਗੁਰਮੁਖਿਹਉਮੈਵਿਚਹੁਖੋਵੈਤਉਨਾਨਕਸਹਜਿਸਮਾ
ਵੈ ॥੬੪॥ਇਹੁਮਨੁਨਿਹਚਲੁਹਿਰਦੈਵਸੀਅਲੇਗੁਰਮੁਖਿਮੂਲੁਪਛਾਣਿਰਹੈ
ਨਾਭਿਪਵਨੁਘਰਿਆਸਣਿਬੈਸੈਗੁਰਮੁਖਿਖੋਜਤਤਤੁਲਹੈ ਸੁਸਬਦੁਨਿਰੰਤਰਿ
ਨਿਜਘਰਿਆਛੈਤ੍ਰਿਭਵਣਜੋਤਿਸੁਸਬਦਿਲਹੈ ਖਾਵੈਦੂਖਭੂਖਸਾਚੇਕੀਸਾਚੇ
ਹੀਤ੍ਰਿਪਤਾਸਿਰਹੈ ਅਨਹਦਬਾਣੀਗੁਰਮੁਖਿਜਾਣੀਬਿਰਲੋਕੋਅਰਥਾਵੈ ॥

ਨਾਨਕੁਆਖੈਸਚੁਸੁਭਾਖੈਸਾਚਿਰਪੈਰੰਗੁਕਬਹੂਨਜਾਵੈ॥੬੫॥ਜਾਇਹੁਹਿਰਦਾਦੇਹ
ਨਹੋਤੀਤਉਮਨੁਕੈਠੈਰਹਤਾ॥ਨਾਭਿਕਮਲਅਸਥੰਭੁਨਹੋਤੋਤਾਪਵਨੁਕਵਨਘਰਿ
ਸਹਤਾ॥ਰੂਪੁਨਹੋਤੋਰੇਖਨਕਾਈਤਾਸਬਦਿਕਹਾਲਿਵਲਾਈ॥ਰਕਤੁਬਿੰਦੁਕੀਮ
ੜੀਨਹੋਤੀਮਿਤਿਕੀਮਤਿਨਹੀਪਾਈ॥ਵਰਨੁਭੇਖੁਅਸਰੂਪੁਨਜਾਪੀਕਿਉਕਰਿਜਾ
ਪਸਿਸਾਚਾ॥ਨਾਨਕਨਾਮਿਰਤੇਬੈਰਾਗੀਇਬਤਬਸਾਚੋਸਾਚਾ॥੬੬॥ਹਿਰਦਾਦੇਹ
ਨਹੋਤੀਅਉਧੂਤਉਮਨੁਸੁੰਨਿਰਹੈਬੈਰਾਗੀ॥ਨਾਭਿਕਮਲੁਅਸਥੰਭੁਨਹੋਤੋਤਾਨਿ
ਜਘਰਿਬਸਤਉਪਵਨੁਅਨਰਾਗੀ॥ਰੂਪੁਨਰੇਖਿਆਜਾਤਿਨਹੋਤੀਤਉਅਕੁਲੀ
ਣਿਰਹਤਉਸਬਦੁਸੁਸਾਰੁ॥ਗਉਨੁਗਗਨੁਜਬਤਬਹਿਨਹੋਤਉਤ੍ਰਿਭਵਣਜੋਤਿ
ਆਪੇਨਿਰੰਕਾਰੁ॥ਵਰਨੁਭੇਖੁਅਸਰੂਪੁਸੁਏਕੋਏਕੋਸਬਦੁਵਿਡਾਣੀ॥ਸਾਚਬਿ
ਨਾਸੂਚਾਕੋਨਾਹੀਨਾਨਕਅਕਥਕਹਾਣੀ॥੬੭॥ਕਿਤੁਕਿਤੁਬਿਧਿਜਗੁਉਪਜੈ
ਪੁਰਖਾਕਿਤੁਕਿਤੁਦੁਖਿਬਿਨਸਿਜਾਈ॥ਹਉਮੈਵਿਚਿਜਗੁਉਪਜੈਪੁਰਖਾਨਾਮਿ
ਵਿਸਰਿਐਦੁਖੁਪਾਈ॥ਗੁਰਮੁਖਿਹੋਵੈਸੁਗਿਆਨੁਤਤੁਬੀਚਾਰੈਹਉਮੈਸਬਦਿ
ਜਲਾਏ॥ਤਨੁਮਨੁਨਿਰਮਲੁਨਿਰਮਲਬਾਣੀਸਾਚੈਰਹੈਸਮਾਏ॥ਨਾਮੇਨਾਮਿਰਹੈ
ਬੈਰਾਗੀਸਾਚੁਰਖਿਆਉਰਿਧਾਰੇ॥ਨਾਨਕਬਿਨੁਨਾਵੈਜੋਗੁਕਦੇਨਹੋਵੈਦੇਖਹੁਰਿ
ਦੈਬੀਚਾਰੇ॥੬੮॥ਗੁਰਮੁਖਿਸਾਚੁਸਬਦੁਬੀਚਾਰੈਕੋਇ॥ਗੁਰਮੁਖਿਸਚੁਬਾਣੀ
ਪਰਗਟੁਹੋਇ॥ਗੁਰਮੁਖਿਮਨੁਭੀਜੈਵਿਰਲਾਬੂਝੈਕੋਇ॥ਗੁਰਮੁਖਿਨਿਜਘਰਿ
ਵਾਸਾਹੋਇ॥ਗੁਰਮੁਖਿਜੋਗੀਜੁਗਤਿਪਛਾਣੈ॥ਗੁਰਮੁਖਿਨਾਨਕਏਕੋਜਾਣੈ॥
੬੯॥ਬਿਨੁਸਤਿਗੁਰਸੇਵੇਜੋਗੁਨਹੋਈ॥ਬਿਨੁਸਤਿਗੁਰਭੇਟੇਮੁਕਤਿਨਕੋਈ॥ਬਿ
ਨੁਸਤਿਗੁਰਭੇਟੇਨਾਮੁਪਾਇਆਨਜਾਇ॥ਬਿਨੁਸਤਿਗੁਰਭੇਟੇਮਹਾਦੁਖੁਪਾਇ॥
ਬਿਨੁਸਤਿਗੁਰਭੇਟੇਮਹਾਗਰਬਿਗੁਬਾਰਿ॥ਨਾਨਕਬਿਨੁਗੁਰਮੁਆਜਨਮੁਹਾਰਿ॥
੭੦॥ਗੁਰਮੁਖਿਮਨੁਜੀਤਾਹਉਮੈਮਾਰਿ॥ਗੁਰਮੁਖਿਸਾਚੁਰਖਿਆਉਰਧਾਰਿ॥ਗੁਰ
ਮੁਖਿਜਗੁਜੀਤਾਜਮਕਾਲੁਮਾਰਿਬਿਦਾਰਿ॥ਗੁਰਮੁਖਿਦਰਗਹਨਆਵੈਹਾਰਿ॥
ਗੁਰਮੁਖਿਮੇਲਿਮਿਲਾਏਸੁੋਜਾਣੈ॥ਨਾਨਕਗੁਰਮੁਖਿਸਬਦਿਪਛਾਣੈ॥੭੧॥ਸਬ

ਦੈਕਾਨਿਬੇੜਾਸੁਣਿਤੂਅਉਧੂਬਿਨੁਨਾਵੈਜੋਗੁਨਹੋਈ॥ਨਾਮੇਰਾਤੇਅਨਦਿਨੁਮਾਤੇ
ਨਾਮੈਤੇਸੁਖੁਹੋਈ॥ਨਾਮੈਹੀਤੇਸਭੁਪਰਗਟੁਹੋਵੈਨਾਮੇਸੋਝੀਪਾਈ॥ਬਿਨੁਨਾਵੈਭੇ
ਖਕਰਹਿਬਹੁਤੇਰੇਸਚੈਆਪਿਖੁਆਈ॥ਸਤਿਗੁਰਤੇਨਾਮੁਪਾਈਐਅਉਧੂਜੋਗ
ਜੁਗਤਿਤਾਹੋਈ॥ਕਰਿਬੀਚਾਰੁਮਨਿਦੇਖਹੁਨਾਨਕਬਿਨੁਨਾਵੈਮੁਕਤਿਨਹੋਈ॥
੭੨॥ਤੇਰੀਗਤਿਮਿਤਿਤੂਹੈਜਾਣਹਿਕਿਆਕੋਆਖਿਵਖਾਣੈ॥ਤੂਆਪੇਗੁਪਤ
ਆਪੇਪਰਗਟੁਆਪੇਸਭਿਰੰਗਮਾਣੈ॥ਸਾਧਿਕਸਿਧਗੁਰੂਬਹੁਚੇਲੇਖੋਜਤਫਿ
ਰਹਿਫੁਰਮਾਣੈ॥ਮਾਗਹਿਨਾਮੁਪਾਇਇਹਭਿਖਿਆਤੇਰੇਦਰਸਨਕਉਕੁਰਬਾਣੈ॥
ਅਬਿਨਾਸੀਪ੍ਰਭਿਖੇਲੁਰਚਾਇਆਗੁਰਮੁਖਿਸੋਝੀਹੋਈ॥ਨਾਨਕਸਭਿਜੁਗਆ
ਪੇਵਰਤੈਦੂਜਾਅਵਰੁਨਕੋਈ॥੭੩॥੧॥

ੴਸਤਿਗੁਰਪ੍ਰਸਾਦਿ॥

ਰਾਮਕਲੀਕੀਵਾਰਮਹਲਾ੩ ਜੋਧੈਵੀਰੈਪੂਰਬਾਣੀਕੀਧੁਨੀ॥ ਸਲੋਕੁਮਃ੩
ਸਤਿਗੁਰੁਸਹਜੈਦਾਖੇਤੁਹੈਜਿਸਨੋਲਾਏਭਾਉ॥ਨਾਉਬੀਜੇਨਾਉਉਗਵੈਨਾਮੇਰਹੈ
ਸਮਾਇ॥ਹਉਮੈਏਹੋਬੀਜੁਹੈਸਹਸਾਗਇਆਵਿਲਾਇ॥ਨਾਕਿਛੁਬੀਜੇਨਉਗ
ਵੈਜੋਬਖਸੇਸੋਖਾਇ॥ਅੰਭੈਸੇਤੀਅੰਭੁਰਲਿਆਬਹੁੜਿਨਨਿਕਸਿਆਜਾਇ॥
ਨਾਨਕਗੁਰਮੁਖਿਚਲਤੁਹੈਵੇਖਹੁਲੋਕਾਆਇ॥ਲੋਕੁਕਿਵੇਖੈਬਪੁੜਾਜਿਸਨੋਸੋ
ਝੀਨਾਹਿ॥ਜਿਸੁਵੇਖਾਲੇਸੋਵੇਖੈਜਿਸੁਵਸਿਆਮਨਮਾਹਿ॥੧॥ਮਃ੩ ॥ਮਨ
ਮੁਖੁਦੁਖਕਾਖੇਤੁਹੈਦੁਖੁਬੀਜੇਦੁਖੁਖਾਇ॥ਦੁਖਵਿਚਿਜੰਮੈਦੁਖਿਮਰੈਹਉਮੈਕਰ
ਤਵਿਹਾਇ॥ਆਵਣੁਜਾਣੁਨਸੁਝਈਅੰਧਾਅੰਧੁਕਮਾਇ॥ਜੋਦੇਵੈਤਿਸੈਨਜ
ਾਣਈਦਿਤੇਕਉਲਪਟਾਇ॥ਨਾਨਕਪੂਰਬਿਲਿਖਿਆਕਮਾਵਣਾਅਵਰੁਨਕ
ਰਣਾਜਾਇ॥੨॥ਮਃ੩ ॥ਸਤਿਗੁਰਿਮਿਲਿਐਸਦਾਸੁਖੁਜਿਸਨੋਆਪੇਮੇਲੇ
ਸੋਇ॥ਸੁਖੈਏਹੁਬਿਬੇਕੁਹੈਅੰਤਰੁਨਿਰਮਲੁਹੋਇ॥ਅਗਿਆਨਕਾਭ੍ਰਮੁਕਟੀਐ
ਗਿਆਨੁਪਰਾਪਤਿਹੋਇ॥ਨਾਨਕਏਕੋਨਦਰੀਆਇਆਜਹਦੇਖਾਤਹਸੋਇ॥
੩॥ਪਉੜੀ॥ ਸਚੈਤਖਤੁਰਚਾਇਆਬੈਸਣਕਉਜਾਂਈ॥ਸਭੁਕਿਛੁਆ

ਪੇਆਪਿਹੈਗੁਰਸਬਦਿਸੁਣਾਈ॥ਆਪੇਕੁਦਰਤਿਸਾਜੀਅਨੁਕਰਿਮਹਲਸਰਾਈ॥
ਚੰਦੁਸੂਰਜੁਦੁਇਚਾਨਣੇਪੂਰੀਬਣਤਬਣਾਈ॥ਆਪੇਵੇਖੈਸੁਣੇਆਪਿਗੁਰਸਬ
ਦਿਧਿਆਈ॥੧॥ਵਾਹੁਵਾਹੁਸਚੇਪਾਤਿਸਾਹਤੂਸਚੀਨਾਈ॥੧॥ਰਹਾਉ॥ਸਲੋਕੁ
॥ਕਬੀਰਮਹਿਦੀਕਰਿਕੈਘਾਲਿਆਆਪੁਪੀਸਾਇਪੀਸਾਇ॥ਤੈਸਹਬਾਤਨਪੁ
ਛੀਆਕਬਹੂਨਲਾਈਪਾਇ॥੧॥ਮਃ੩॥ਨਾਨਕਮਹਿਦੀਕਰਿਕੈਰਖਿਆਸੋਸਹੁ
ਨਦਰਿਕਰੇਇ॥ਆਪੇਪੀਸੈਆਪੇਘਸੈਆਪੇਹੀਲਾਇਲਏਇ॥ਇਹੁਪਿਰਮੀ
ਆਲਾਖਸਮਕਾਜੈਭਾਵੈਤੈਦੇਇ॥੨॥ਪਉੜੀ॥ ਵੇਕੀਸ੍ਰਿਸਟਿਉਪਾਇ
ਅਨੁਸਭਹੁਕਮਿਆਵੈਜਾਇਸਮਾਹੀ॥ਆਪੇਵੇਖਿਵਿਗਸਦਾਦੂਜਾਕੋਨਾਹੀ॥
ਜਿਉਭਾਵੈਤਿਉਰਖੁਤੂਗੁਰਸਬਦਿਬੁਝਾਹੀ॥ਸਭਨਾਤੇਰਾਜੋਰੁਹੈਜਿਉਭਾਵੈਤਿਵੈ
ਚਲਾਹੀ॥ਤੁਧੁਜੇਵਡੁਮੈਨਾਹਿਕੋਕਿਸੁਆਖਿਸੁਣਾਈ॥੨॥ਸਲੋਕੁਮਃ੩॥
ਭਰਮਿਭੁਲਾਈਸਭੁਜਗੁਫਿਰੀਫਾਵੀਹੋਈਭਾਲਿ॥ਸੋਸਹੁਸਾਂਤਿਨਦੇਵਈਕਿਆ
ਚਲੈਤਿਸੁਨਾਲਿ॥ਗੁਰਪਰਸਾਦੀਹਰਿਧਿਆਈਐਅੰਤਰਿਰਖੀਐਉਰਧਾਰਿ॥
ਨਾਨਕਘਰਿਬੈਠਿਆਸਹੁਪਾਇਆਜਾਕਿਰਪਾਕੀਤੀਕਰਤਾਰਿ॥੧॥ਮਃ੩॥
ਧੰਧਾਧਾਵਤਦਿਨੁਗਇਆਰੈਣਿਗਵਾਈਸੋਇ॥ਕੂੜੁਬੋਲਿਬਿਖੁਖਾਇਆਮਨ
ਮੁਖਿਚਲਿਆਰੋਇ॥ਸਿਰੈਉਪਰਿਜਮਡੰਡੁਹੈਦੂਜੈਭਾਇਪਤਿਖੋਇ॥ਹਰਿਨਾਮੁ
ਕਦੇਨਚੇਤਿਓਫਿਰਿਆਵਣਜਾਣਾਹੋਇ॥ਗੁਰਪਰਸਾਦੀਹਰਿਮਨਿਵਸੈਜਮਡੰ
ਡੁਨਲਾਗੈਕੋਇ॥ਨਾਨਕਸਹਜੇਮਿਲਿਰਹੈਕਰਮਿਪਰਾਪਤਿਹੋਇ॥੨॥ਪਉੜੀ॥
ਇਕਿਆਪਣੀਸਿਫਤੀਲਾਇਅਨੁਦੇਸਤਿਗੁਰਮਤੀ॥ਇਕਨਾਨੋਨਾਉਬਖਸਿਅ
ਨੁਅਸਥਿਰੁਹਰਿਸਤੀ॥ਪਉਣੁਪਾਣੀਬੈਸੰਤਰੋਹੁਕਮਿਕਰਹਿਭਗਤੀ॥ਏਨਾਨੋਭ
ਉਅਗਲਾਪੂਰੀਬਣਤਬਣਤੀ॥ਸਭੁਇਕੋਹੁਕਮੁਵਰਤਦਾਮੰਨਿਐਸੁਖੁਪਾ
ਈ॥੩॥ਸਲੋਕੁ॥ ਕਬੀਰਕਸਉਟੀਰਾਮਕੀਝੂਠਾਟਿਕੈਨਕੋਇ॥ਰਾਮਕਸਉਟੀ
ਸੋਸਹੈਜੋਮਰਜੀਵਾਹੋਇ॥੧॥ਮਃ੩॥ਕਿਉਕਰਿਇਹੁਮਨੁਮਾਰੀਐਕਿਉਕਰਿਮਿ
ਤਕੁਹੋਇ॥ਕਹਿਆਸਬਦੁਨਮਾਨਈਹਉਮੈਛਡੈਨਕੋਇ॥ਗੁਰਪਰਸਾਦੀਹ

ਉਮੈਛੁਟੈਜੀਵਨਮੁਕਤੁਸੋਹੋਇ॥ਨਾਨਕਜਿਸਨੋਬਖਸੇਤਿਸੁਮਿਲੈਤਿਸੁਬਿਘਨੁ
ਨਲਾਗੈਕੋਇ॥੨॥ਮਃ੩॥ਜੀਵਤਮਰਣਾਸਭੁਕੋਕਹੈਜੀਵਨਮੁਕਤਿਕਿਉਹੋਇ॥
ਭੈਕਾਸੰਜਮੁਜੇਕਰੇਦਾਰੂਭਾਉਲਾਏਇ॥ਅਨਦਿਨੁਗੁਣਗਾਵੈਸੁਖਸਹਜੇਬਿਖੁ
ਭਵਜਲੁਨਾਮਿਤਰੇਇ॥ਨਾਨਕਗੁਰਮੁਖਿਪਾਈਐਜਾਕਉਨਦਰਿਕਰੇਇ॥੨॥
ਪਉੜੀ॥ ਦੂਜਾਭਾਉਰਚਾਇਓਨੁਤ੍ਰੈਗੁਣਵਰਤਾਰਾ॥ਬ੍ਰਹਮਾਬਿਸਨੁਮਹੇਸੁਉ
ਪਾਇਅਨੁਹੁਕਮਿਕਮਾਵਨਿਕਾਰਾ॥ਪੰਡਿਤਪੜਦੇਜੋਤਕੀਨਾਬੂਝਹਿਬੀਚਾਰਾ॥
ਸਭੁਕਿਛੁਤੇਰਾਖੇਲੁਹੈਸਚੁਸਿਰਜਣਹਾਰਾ॥ਜਿਸੁਭਾਵੈਤਿਸੁਬਖਸਿਲੈਹਿਸ
ਚਿਸਬਦਿਸਮਾਈ॥੪॥ਸਲੋਕੁਮਃ੩॥ ਮਨਕਾਝੂਠਾਝੂਠੁਕਮਾਵੈ॥ਮਾ
ਇਆਨੋਫਿਰੈਤਪਾਸਦਾਵੈ॥ਭਰਮੇਭੂਲਾਸਭਿਤੀਰਥਗਹੈ॥ਓਹੁਤਪਾਕੈਸੇਪਰਮ
ਗਤਿਲਹੈ॥ਗੁਰਪਰਸਾਦੀਕੋਸਚੁਕਮਾਵੈ॥ਨਾਨਕਸੋਤਪਾਮੋਖੰਤਰੁਪਾਵੈ॥੧॥ਮਃ
੩॥ ਸੋਤਪਾਜਿਇਹੁਤਪੁਘਾਲੇ॥ਸਤਿਗੁਰਨੋਮਿਲੈਸਬਦੁਸਮਾਲੇ॥ਸਤਿਗੁ
ਰਕੀਸੇਵਾਇਹੁਤਪੁਪਰਵਾਣੁ॥ਨਾਨਕਸੋਤਪਾਦਰਗਹਿਪਾਵੈਮਾਣੁ॥੨॥ਪਉੜੀ
॥ਰਾਤਿਦਿਨਸੁਉਪਾਇਅਨੁਸੰਸਾਰਕੀਵਰਤਣਿ॥ਗੁਰਮਤੀਘਟਿਚਾਨਣਾਆਨੇ
ਰੁਬਿਨਾਸਣਿ॥ਹੁਕਮੇਹੀਸਭਸਾਜੀਅਨੁਰਵਿਆਸਭਵਣਿਤ੍ਰਿਣਿ॥ਸਭੁਕਿਛੁ
ਆਪੇਆਪਿਹੈਗੁਰਮੁਖਿਸਦਾਹਰਿਭਣਿ॥ਸਬਦੇਹੀਸੋਝੀਪਈਸਚੈਆਪਿਬੁਝਾ
ਈ॥੫॥ਸਲੋਕਮਃ੩॥ ਅਭਿਆਗਤਏਹਿਨਆਖੀਅਨਿਜਿਨਕੇਚਿਤਮ
ਹਿਭਰਮੁ॥ਤਿਸਦੈਦਿਤੈਨਾਨਕਾਤੇਹੋਜੇਹਾਧਰਮੁ॥ਅਭੈਨਿਰੰਜਨੁਪਰਮਪਦੁਤਾ
ਕਾਭੂਖਾਹੋਇ॥ਤਿਸਕਾਭੋਜਨੁਨਾਨਕਾਵਿਰਲਾਪਾਏਕੋਇ॥੧॥ਮਃ੩॥ਅਭਿ
ਆਗਤਏਹਿਨਆਖੀਅਨਿਜਿਪਰਘਰਿਭੋਜਨੁਕਰੇਨਿ॥ਉਦਰੈਕਾਰਣਿਆਪ
ਣੇਬਹਲੇਭੇਖਕਰੇਨਿ॥ਅਭਿਆਗਤਸੇਈਨਾਨਕਾਜਿਆਤਮਗਉਣੁਕਰੇਨਿ॥
ਭਾਲਿਲਹਨਿਸਹੁਆਪਣਾਨਿਜਘਰਿਰਹਣੁਕਰੇਨਿ॥੨॥ਪਉੜੀ॥
ਅੰਬਰੁਧਰਤਿਵਿਛੋੜਿਅਨੁਵਿਚਿਸਚਾਅਸਰਾਉ॥ਘਰੁਦਰੁਸਭੋਸਚੁਹੈਜਿਸੁ
ਵਿਚਿਸਚਾਨਾਉ॥ਸਭੁਸਚਾਹੁਕਮੁਵਰਤਦਾਗੁਰਮੁਖਿਸਚਿਸਮਾਉ॥ਸਚਾਆ

ਪਿਤਖਤੁਸਚਾਬਹਿਸਚਾਕਰੇਨਿਆਉ॥ਸਭੁਸਚੋਸਚੁਵਰਤਦਾਗੁਰਮੁਖਿਅਲ
ਖੁਲਖਾਈ॥੬॥ਸਲੋਕੁਮਃ੩॥ਰੈਣਾਇਰਮਾਹਿਅਨੰਤੁਹੈਕੂੜੀਆਵੈਜਾ
ਇ॥ਭਾਣੈਚਲੈਆਪਣੈਬਹੁਤੀਲਹੈਸਜਾਇ॥ਰੈਣਾਇਰਮਹਿਸਭੁਕਿਛੁਹੈਕਰ
ਮੀਪਲੈਪਾਇ॥ਨਾਨਕਨਉਨਿਧਿਪਾਈਐਜੇਚਲੈਤਿਸੈਰਜਾਇ॥੧॥ਮਃ੩॥
ਸਹਜੇਸਤਿਗੁਰੁਨਸੇਵਿਓਵਿਚਿਹਉਮੈਜਨਮਿਬਿਨਾਸੁ॥ਰਸਨਾਹਰਿਰਸੁਨਚਖਿ
ਓਕਮਲੁਨਹੋਇਓਪਰਗਾਸੁ॥ਬਿਖੁਖਾਧੀਮਨਮੁਖੁਮੁਆਮਾਇਆਮੋਹਿਵਿਣਾਸੁ॥
ਇਕਸੁਹਰਿਕੇਨਾਮਵਿਣੁਧ੍ਰਿਗੁਜੀਵਣੁਧ੍ਰਿਗੁਵਾਸੁ॥ਜਾਆਪੇਨਦਰਿਕਰੇਪ੍ਰਭੁਸ
ਚਾਤਾਹੋਵੈਦਾਸਨਿਦਾਸੁ॥ਤਾਅਨਦਿਨੁਸੇਵਾਕਰੇਸਤਿਗੁਰੂਕੀਕਬਹਿਨਛੋਡੈਪਾ
ਸੁ॥ਜਿਉਜਲਮਹਿਕਮਲੁਅਲਿਪਤੋਵਰਤੈਤਿਉਵਿਚੇਗਿਰਹਉਦਾਸੁ॥ਜਨ
ਨਾਨਕਕਰੇਕਰਾਇਆਸਭੁਕੋਜਿਉਭਾਵੈਤਿਵਹਰਿਗੁਣਤਾਸੁ॥੨॥ਪਉੜੀ॥
ਛਤੀਹਜੁਗਗੁਬਾਰੁਸਾਆਪੇਗਣਤਕੀਨੀ॥ਆਪੇਸ੍ਰਿਸਟਿਸਭਸਾਜੀਅਨੁ
ਆਪਿਮਤਿਦੀਨੀ॥ਸਿਮ੍ਰਿਤਿਸਾਸਤਸਾਜਿਅਨੁਪਾਪਪੁੰਨਗਣਤਗਣੀਨੀ
॥ਜਿਸੁਬੁਝਾਏਸੋਬੁਝਸੀਸਚੈਸਬਦਿਪਤੀਨੀ॥ਸਭੁਆਪੇਆਪਿਵਰਤਦਾ
ਆਪੇਬਖਸਿਮਿਲਾਈ॥੭॥ਸਲੋਕਮਃ੩॥ਇਹੁਤਨੁਸਭੋਰਤੁਹੈਰਤੁਬਿ
ਨੁਤੰਨੁਨਹੋਇ॥ਜੋਸਹਿਰਤੇਆਪਣੈਤਿਨਤਨਿਲੋਭਰਤੁਨਹੋਇ॥ਭੈਪਇਐਤ
ਨੁਖੀਣੁਹੋਇਲੋਭਰਤੁਵਿਚਹੁਜਾਇ॥ਜਿਉਬੈਸੰਤਰਿਧਾਤੁਸੁਧੁਹੋਇਤਿਉ
ਹਰਿਕਾਭਉਦੁਰਮਤਿਮੈਲੁਗਵਾਇ॥ਨਾਨਕਤੇਜਨਸੋਹਣੇਜੋਰਤੇਹਰਿਰੰਗੁਲਾ
ਇ॥੧॥ਮਃ੩॥ਰਾਮਕਲੀਰਾਮੁਮਨਿਵਸਿਆਤਾਬਨਿਆਸੀਗਾਰੁ॥ਗੁਰਕੈਸ
ਬਦਿਕਮਲੁਬਿਗਸਿਆਤਾਸਉਪਿਆਭਗਤਿਭੰਡਾਰੁ॥ਭਰਮੁਗਇਆਤਾਜਾ
ਗਿਆਚੂਕਾਅਗਿਆਨਅੰਧਾਰੁ॥ਤਿਸਨੋਰੂਪੁਅਤਿਅਗਲਾਜਿਸੁਹਰਿਨਾਲਿ
ਪਿਆਰੁ॥ਸਦਾਰਵੈਪਿਰੁਆਪਣਾਸੋਭਾਵੰਤੀਨਾਰਿ॥ਮਨਮੁਖਿਸੀਗਾਰੁਨਜਾਣ
ਨੀਜਾਸਨਿਜਨਮੁਸਭੁਹਾਰਿ॥ਬਿਨੁਹਰਿਭਗਤੀਸੀਗਾਰੁਕਰਹਿਨਿਤਜੰਮਹਿਹੋ
ਇਖੁਆਰੁ॥ਸੈਸਾਰੈਵਿਚਿਸੋਭਨਪਾਇਨੀਅਗੈਜਿਕਰੇਸੁਜਾਣੈਕਰਤਾਰੁ॥

ਨਕਸਚਾਏਕੁਹੈਦੁਹੁਵਿਚਿਹੈਸੰਸਾਰੁ॥ਚੰਗੈਮੰਦੈਆਪਿਲਾਇਅਨੁਸੋਕਰਨਿਜਿ
ਆਪਿਕਰਾਏਕਰਤਾਰੁ॥੨॥ਮਃ੩॥ਬਿਨੁਸਤਿਗੁਰਸੇਵੇਸਾਂਤਿਨਆਵਈਦੂਜੀ
ਨਾਹੀਜਾਇ॥ਜੇਬਹੁਤੇਰਾਲੋਚੀਐਵਿਣੁਕਰਮਾਪਾਇਆਨਜਾਇ॥ਅੰਤਰਿਲੋਭੁ
ਵਿਕਾਰੁਹੈਦੂਜੈਭਾਇਖੁਆਇ॥ਤਿਨਜੰਮਣੁਮਰਣੁਨਚੁਕਈਹਉਮੈਵਿਚਿਦੁਖੁ
ਪਾਇ॥ਜਿਨੀਸਤਿਗੁਰਸਿਉਚਿਤੁਲਾਇਆਸੋਖਾਲੀਕੋਈਨਾਹਿ॥ਤਿਨਜਮ
ਕੀਤਲਬਨਹੋਵਈਨਾਓਇਦੁਖਸਹਾਹਿ॥ਨਾਨਕਗੁਰਮੁਖਿਉਬਰੇਸਚੈਸਬਦਿਸ
ਮਾਹਿ॥੩॥ਪਉੜੀ॥ਆਪਿਅਲਿਪਤੁਸਦਾਰਹੈਹੋਰਿਧੰਧੈਸਭਿਧਾਵਹਿ॥
ਆਪਿਨਿਹਚਲੁਅਚਲੁਹੈਹੋਰਿਆਵਹਿਜਾਵਹਿ॥ਸਦਾਸਦਾਹਰਿਧਿਆਈ
ਐਗੁਰਮੁਖਿਸੁਖੁਪਾਵਹਿ॥ਨਿਜਘਰਿਵਾਸਾਪਾਈਐਸਚਿਸਿਫਤਿਸਮਾਵਹਿ
॥ਸਚਾਗਹਿਰਗੰਭੀਰੁਹੈਗੁਰਸਬਦਿਬੁਝਾਈ॥੮॥ਸਲੋਕਮਃ੩॥ਸਚਾ
ਨਾਮੁਧਿਆਇਤੂਸਭੋਵਰਤੈਸਚੁ॥ਨਾਨਕਹੁਕਮੈਜੋਬੁਝੈਸੋਫਲੁਪਾਏਸਚੁ॥ਕਥ
ਨੀਬਦਨੀਕਰਤਾਫਿਰੈਹੁਕਮੁਨਬੂਝੈਸਚੁ॥ਨਾਨਕਹਰਿਕਾਭਾਣਾਮੰਨੇਸੋਭਗਤੁਹੋ
ਇਵਿਣੁਮੰਨੇਕਚੁਨਿਕਚੁ॥੧॥ਮਃ੩॥ਮਨਮੁਖਬੋਲਿਨਜਾਣਨੀਓਨਾਅੰਦ
ਰਿਕਾਮੁਕ੍ਰੋਧੁਅਹੰਕਾਰੁ॥ਓਇਥਾਉਕੁਥਾਉਨਜਾਣਨੀਉਨਅੰਤਰਿਲੋਭੁਵਿਕਾ
ਰੁ॥ਓਇਆਪਣੈਸੁਆਇਆਇਬਹਿਗਲਾਕਰਹਿਓਨਾਮਾਰੇਜਮੁਜੰਦਾਰੁ॥ਅ
ਗੈਦਰਗਹਲੇਖੈਮੰਗਿਐਮਾਰਿਖੁਆਰੁਕੀਚਹਿਕੂੜਿਆਰ॥ਏਹਕੂੜੈਕੀਮਲੁ
ਕਿਉਉਤਰੈਕੋਈਕਢਹੁਇਹੁਵੀਚਾਰੁ॥ਸਤਿਗੁਰੁਮਿਲੈਤਾਨਾਮੁਦਿੜਾਏਸਭਿਕਿ
ਲਵਿਖਕਟਣਹਾਰੁ॥ਨਾਮੁਜਪੇਨਾਮੋਆਰਾਧੇਤਿਸੁਜਨਕਉਕਰਹੁਸਭਿਨਮਸਕਾ
ਰੁ॥ਮਲੁਕੂੜੀਨਾਮਿਉਤਾਰੀਅਨੁਜਪਿਨਾਮੁਹੋਆਸਚਿਆਰੁ॥ਜਨਨਾਨਕਜਿ
ਸਦੇਏਹਿਚਲਤਹਹਿਸੋਜੀਵਉਦੇਵਣਹਾਰੁ॥੨॥ਪਉੜੀ॥ਤੁਧੁਜੇਵ
ਡੁਦਾਤਾਨਾਹਿਕਿਸੁਆਖਿਸੁਣਾਈਐ॥ਗੁਰਪਰਸਾਦੀਪਾਇਜਿਥਹੁਹਉਮੈਜਾ
ਈਐ॥ਰਸਕਸਸਾਦਾਬਾਹਰਾਸਚੀਵਡਿਆਈਐ॥ਜਿਸਨੋਬਖਸੇਤਿਸੁਦੇਇ
ਆਪਿਲਏਮਿਲਾਈਐ॥ਘਟਅੰਤਰਿਅੰਮ੍ਰਿਤੁਰਖਿਓਨੁਗੁਰਮੁਖਿਕਿਸੈਪਿਆ

ਈਐਦੀਸਿ॥ਸਲੋਕਮਃ੨॥ ਬਾਬਾਣੀਆਕਹਾਣੀਆਪੁਤਸਪੁਤਕਰੇਨਿ॥ਜਿਸ
ਤਿਗੁਰਭਾਵੈਸੁਮੰਨਿਲੈਨਿਸੇਈਕਰਮਕਰੇਨਿ॥ਜਾਇਪੁਛਹੁਸਿਮ੍ਰਿਤਿਸਾਸਤਬਿ
ਆਸਸੁਕਨਾਰਦਬਚਨਸਭਸ੍ਰਿਸਟਿਕਰੇਨਿ॥ਸਚੈਲਾਏਸਚਿਲਗੇਸਦਾਸਚੁ
ਸਮਾਲੇਨਿ॥ਨਾਨਕਆਏਸੇਪਰਵਾਣੁਭਏਜਿਸਗਲੇਕੁਲਤਾਰੇਨਿ॥੧॥ਮਃ੨
॥ਗੁਰੂਜਿਨਾਕਾਅੰਧੁਲਾਸਿਖਭੀਅੰਧੇਕਰਮਕਰੇਨਿ॥ਓਇਭਾਣੈਚਲਨਿਆਪ
ਣੈਨਿਤਝੂਠੋਝੂਠੁਬੋਲੇਨਿ॥ਕੂੜੁਕੁਸਤੁਕਮਾਵਦੇਪਰਨਿੰਦਾਸਦਾਕਰੇਨਿ॥ਓਇਆ
ਪਿਡੁਬੇਪਰਨਿੰਦਕਾਸਗਲੇਕੁਲਡੋਬੇਨਿ॥ਨਾਨਕਜਿਤੁਓਇਲਾਏਤਿਤੁਲਗੇ
ਓਇਬਪੁੜੇਕਿਆਕਰੇਨਿ॥੨॥ਪਉੜੀ॥ ਸਭਨਦਰੀਅੰਦਰਿਰਖਦਾਜੇ
ਤੀਸਿਸਟਿਸਭਕੀਤੀ॥ਇਕਿਕੂੜਿਕੁਸਤਿਲਾਇਅਨੁਮਨਮੁਖਵਿਗੁਤੀ॥
ਗੁਰਮੁਖਿਸਦਾਧਿਆਈਐਅੰਦਰਿਹਰਿਪ੍ਰੀਤੀ॥ਜਿਨਕਉਪੋਤੈਪੁੰਨੁਹੈਤਿਨ੍ਹਵਾ
ਤਿਸਿਪੀਤੀ॥ਨਾਨਕਨਾਮੁਧਿਆਈਐਸਚੁਸਿਫਤਿਸਨਾਈ॥੧੦॥ਸਲੋਕੁਮਃ੧
॥ਸਤੀਪਾਪੁਕਰਿਸਤੁਕਮਾਹਿ॥ਗੁਰਦੀਖਿਆਘਰਿਦੇਵਣਜਾਹਿ॥ਇਸਤਰੀਪੁ
ਰਖੈਖਟਿਐਭਾਉ॥ਭਾਵੈਆਵਉਭਾਵੈਜਾਉ॥ਸਾਸਤੁਬੇਦੁਨਮਾਨੈਕੋਇ॥ਆ
ਪੋਆਪੈਪੂਜਾਹੋਇ॥ਕਾਜੀਹੋਇਕੈਬਹੈਨਿਆਇ॥ਫੇਰੇਤਸਬੀਕਰੇਖੁਦਾਇ॥
ਵਢੀਲੈਕੈਹਕੁਗਵਾਏ॥ਜੇਕੋਪੁਛੈਤਾਪੜਿਸੁਣਾਏ॥ਤੁਰਕਮੰਤ੍ਰੁਕਨਿਰਿਦੈਸਮਾ
ਹਿ॥ਲੋਕਮੁਹਾਵਹਿਚਾੜੀਖਾਹਿ॥ਚਉਕਾਦੇਕੈਸੁਚਾਹੋਇ॥ਐਸਾਹਿੰਦੂਵੇਖਹੁ
ਕੋਇ॥ਜੋਗੀਗਿਰਹੀਜਟਾਬਿਭੂਤ॥ਆਗੈਪਾਛੈਰੋਵਹਿਪੂਤ॥ਜੋਗੁਨਪਾਇਆ
ਜੁਗਤਿਗਵਾਈ॥ਕਿਤੁਕਾਰਣਿਸਿਰਿਛਾਈਪਾਈ॥ਨਾਨਕਕਲਿਕਾਏਹੁਪਰ
ਵਾਣੁ॥ਆਪੇਆਖਣੁਆਪੇਜਾਣੁ॥੧॥ਮਃ੧॥ ਹਿੰਦੂਕੈਘਰਿਹਿੰਦੂਆਵੈ॥ਸੂ
ਤੁਜਨੇਊਪੜਿਗਲਿਪਾਵੈ॥ਸੂਤੁਪਾਇਕਰੇਬੁਰਿਆਈ॥ਨਾਤਾਧੋਤਾਥਾਇਨਪਾ
ਈ॥ਮੁਸਲਮਾਨੁਕਰੇਵਡਿਆਈ॥ਵਿਣੁਗੁਰਪੀਰੈਕੋਥਾਇਨਪਾਈ॥ਰਾਹੁਦਸਾ
ਇਓਥੈਕੋਜਾਇ॥ਕਰਣੀਬਾਝਹੁਭਿਸਤਿਨਪਾਇ॥ਜੋਗੀਕੈਘਰਿਜੁਗਤਿਦਸਾ
ਈ॥ਤਿਤੁਕਾਰਣਿਕਨਿਮੁੰਦ੍ਰਾਪਾਈ॥ਮੁੰਦ੍ਰਾਪਾਇਫਿਰੈਸੰਸਾਰਿ॥ਜਿਥੈਕਿਥੈ

ਰਜਣਹਾਰੁ॥ਜੇਤੇਜੀਅਤੇਤੇਵਾਟਾਊ॥ਚੀਰੀਆਈਢਿਲਨਕਾਊ॥ਏਥੈਜਾਣੈਸੁ ੪੮੭
ਜਾਇਸਿਞਾਣੈ॥ਹੋਰੁਫਕੜੁਹਿੰਦੂਮੁਸਲਮਾਣੈ॥ਸਭਨਾਕਾਦਰਿਲੇਖਾਹੋਇ॥ਕ
ਰਣੀਬਾਝਹੁਤਰੈਨਕੋਇ॥ਸਚੋਸਚੁਵਖਾਣੈਕੋਇ॥ਨਾਨਕਅਗੈਪੁਛਨਹੋਇ॥
੨॥ਪਉੜੀ॥ ਹਰਿਕਾਮੰਦਰੁਆਖੀਐਕਾਇਆਕੋਟੁਗੜੁ॥ਅੰਦਰਿਲਾ
ਲਜਵੇਹਰੀਗੁਰਮੁਖਿਹਰਿਨਾਮੁਪੜੁ॥ਹਰਿਕਾਮੰਦਰੁਸਰੀਰੁਅਤਿਸੋਹਣਾਹਰਿਹ
ਰਿਨਾਮੁਦਿੜੁ॥ਮਨਮੁਖਆਪਿਖੁਆਇਅਨੁਮਾਇਆਮੋਹਨਿਤਕੜੁ॥ਸਭਨਾ
ਸਾਹਿਬੁਏਕੁਹੈਪੂਰੈਭਾਗਿਪਾਇਆਜਾਈ॥੧੧॥ਸਲੋਕਮਃ੧॥ ਨਾਸ
ਤਿਦੁਖੀਆਨਾਸਤਿਸੁਖੀਆਨਾਸਤਿਪਾਣੀਜੰਤਫਿਰਹਿ॥ਨਾਸਤਿਮੂੰਡਮੁ
ਡਾਈਕੇਸੀਨਾਸਤਿਪੜਿਆਦੇਸਫਿਰਹਿ॥ਨਾਸਤਿਰੁਖੀਬਿਰਖੀਪਥਰਆਪੁਤ
ਛਾਵਹਿਦੁਖਸਹਹਿ॥ਨਾਸਤਿਹਸਤੀਬਧੇਸੰਗਲਨਾਸਤਿਗਾਈਘਾਹੁਚਰਹਿ॥
ਜਿਸੁਹਥਿਸਿਧਿਦੇਵੈਜੇਸੋਈਜਿਸਨੋਦੇਇਤਿਸੁਆਇਮਿਲੈ॥ਨਾਨਕਤਾਕਉ
ਮਿਲੈਵਡਾਈਜਿਸੁਘਟਭੀਤਰਿਸਬਦੁਰਵੈ॥ਸਭਿਘਟਮੇਰੇਹਉਸਭਨਾਅੰ
ਦਰਿਜਿਸਹਿਖੁਆਈਤਿਸੁਕਉਣੁਕਹੈ॥ਜਿਸਹਿਦਿਖਾਲਾਵਾਟੜੀਤਿਸਹਿ
ਭੁਲਾਵੈਕਉਣੁ॥ਜਿਸਹਿਭੁਲਾਈਪੰਧਸਿਰਿਤਿਸਹਿਦਿਖਾਵੈਕਉਣੁ॥੧॥
ਮਃ੧॥ ਸੋਗਿਰਹੀਜੋਨਿਗ੍ਰਹੁਕਰੈ॥ਜਪੁਤਪੁਸੰਜਮੁਭੀਖਿਆਕਰੈ॥ਪੁੰਨਦਾਨ
ਕਾਕਰੇਸਰੀਰੁ॥ਸੋਗਿਰਹੀਗੰਗਾਕਾਨੀਰੁ॥ਬੋਲੈਈਸਰੁਸਤਿਸਰੂਪੁ॥ਪਰਮਤੰਤ
ਮਹਿਰੇਖਨਰੂਪੁ॥੨॥ਮਃ੧॥ ਸੋਅਉਧੂਤੀਜੋਧੂਪੈਆਪੁ॥ਭਿਖਿਆਭੋਜਨੁ
ਕਰੈਸੰਤਾਪੁ॥ਅਉਹਠਪਟਣਮਹਿਭੀਖਿਆਕਰੈ॥ਸੋਅਉਧੂਤੀਸਿਵਪੁਰਿਚ
ੜੈ॥ਬੋਲੈਗੋਰਖੁਸਤਿਸਰੂਪੁ॥ਪਰਮਤੰਤਮਹਿਰੇਖਨਰੂਪੁ॥੩॥ਮਃ੧॥ ਸੋਉ
ਦਾਸੀਜਿਪਾਲੇਉਦਾਸੁ॥ਅਰਧਉਰਧਕਰੇਨਿਰੰਜਨਵਾਸੁ॥ਚੰਦਸੂਰਜਕੀਪਾ
ਏਗੰਢਿ॥ਤਿਸੁਉਦਾਸੀਕਾਪੜੈਨਕੰਧੁ॥ਬੋਲੈਗੋਪੀਚੰਦੁਸਤਿਸਰੂਪੁ॥ਪਰਮ
ਤੰਤਮਹਿਰੇਖਨਰੂਪੁ॥੪॥ਮਃ੧॥ ਸੋਪਾਖੰਡੀਜਿਕਾਇਆਪਖਾਲੇ॥ਕਾਇ
ਆਕੀਅਗਨਿਬ੍ਰਹਮੁਪਰਜਾਲੇ॥ਸੁਪਨੈਬਿੰਦੁਨਦੇਈਝਰਣਾ॥ਤਿਸੁਪਾਖੰਡੀ

ਜਰਾਨਮਰਣਾ॥ਬੋਲੈਚਰਪਟੁਸਤਿਸਰੂਪੁ॥ਪਰਮਤੰਤਮਹਿਰੇਖਨਰੂਪੁ॥੫॥ਮਃ੧
॥ਸੋਬੈਰਾਗੀਜਿਉਲਟੇਬ੍ਰਹਮੁ॥ਗਗਨਮੰਡਲਮਹਿਰੋਪੈਥੰਮੁ॥ਅਹਿਨਿਸਿਅੰਤ
ਰਿਰਹੈਧਿਆਨਿ॥ਤੇਬੈਰਾਗੀਸਤਸਮਾਨਿ॥ਬੋਲੈਭਰਥਰਿਸਤਿਸਰੂਪੁ॥ਪਰਮ
ਤੰਤਮਹਿਰੇਖਨਰੂਪੁ॥੬॥ਮਃ੧॥ਕਿਉਮਰੈਮੰਦਾਕਿਉਜੀਵੈਜੁਗਤਿ॥ਕੰਨਪੜਾ
ਇਕਿਆਖਾਜੈਭੁਗਤਿ॥ਆਸਤਿਨਾਸਤਿਏਕੋਨਾਉ॥ਕਉਣੁਸੁਅਖਰੁਜਿਤੁਰ
ਹਿਆਉ॥ਧੂਪਛਾਵਜੇਸਮਕਰਿਸਹੈ॥ਤਾਨਾਨਕੁਆਖੈਗੁਰੁਕੋਕਹੈ॥ਛਿਅਵਰ
ਤਾਰੇਵਰਤਹਿਪੂਤ॥ਨਾਸੰਸਾਰੀਨਾਅਉਧੂਤ॥ਨਿਰੰਕਾਰਿਜੋਰਹੈਸਮਾਇ॥ਕਾਹੇਭੀ
ਖਿਆਮੰਗਣਿਜਾਇ॥੭॥ਪਉੜੀ॥ ॥ਹਰਿਮੰਦਰੁਸੋਈਆਖੀਐਜਿਥਹੁ
ਹਰਿਜਾਤਾ॥ਮਾਨਸਦੇਹਗੁਰਬਚਨੀਪਾਇਆਸਭੁਆਤਮਰਾਮੁਪਛਾਤਾ॥ਬ
ਹਰਿਮੂਲਿਨਖੋਜੀਐਘਰਮਾਹਿਬਿਧਾਤਾ॥ਮਨਮੁਖਹਰਿਮੰਦਰਕੀਸਾਰਨਜਾਣ
ਨੀਤਿਨੀਜਨਮੁਗਵਾਤਾ॥ਸਭਮਹਿਇਕੁਵਰਤਦਾਗੁਰਸਬਦੀਪਾਇਆਜਾਈ
॥੧੨॥ਸਲੋਕਮਃ੩ ॥ਮੂਰਖੁਹੋਵੈਸੋਸੁਣੈਮੂਰਖਕਾਕਹਣਾ॥ਮੂਰਖਕੇ
ਕਿਆਲਖਣਹੈਕਿਆਮੂਰਖਕਾਕਰਣਾ॥ਮੂਰਖੁਓਹੁਜਿਮੁਗਧੁਹੈਅਹੰਕਾਰੇਮ
ਰਣਾ॥ਏਤੁਕਮਾਣੈਸਦਾਦੁਖੁਦੁਖਹੀਮਹਿਰਹਣਾ॥ਅਤਿਪਿਆਰਾਪਵੈਖੂਹਿਕਿ
ਹੁਸੰਜਮੁਕਰਣਾ॥ਗੁਰਮੁਖਿਹੋਇਸੁਕਰੇਵੀਚਾਰੁਓਸੁਅਲਿਪਤੋਰਹਣਾ॥ਹਰਿ
ਨਾਮੁਜਪੈਆਪਿਉਧਰੈਓਸੁਪਿਛੈਡੁਬਦੇਭੀਤਰਣਾ॥ਨਾਨਕਜੋਤਿਸੁਭਾਵੈਸੋਕ
ਰੈਜੋਦੇਇਸੁਸਹਣਾ॥੧॥ਮਃ੧ ॥ਨਾਨਕੁਆਖੈਰੇਮਨਾਸੁਣੀਐਸਿਖਸਹੀ॥
ਲੇਖਾਰਬੁਮੰਗੇਸੀਆਬੈਠਾਕਢਿਵਹੀ॥ਤਲਬਾਪਉਸਨਿਆਕੀਆਬਕੀਜਿ
ਨਾਰਹੀ॥ਅਜਰਾਈਲੁਫਰੇਸਤਾਹੋਸੀਆਇਤਈ॥ਆਵਣੁਜਾਣੁਨਸੁਝਈ
ਭੀੜੀਗਲੀਫਹੀ॥ਕੂੜਨਿਖੁਟੇਨਾਨਕਾਓੜਕਿਸਚਿਰਹੀ॥੨॥ਪਉੜੀ॥
ਹਰਿਕਾਸਭੁਸਰੀਰੁਹੈਹਰਿਰਵਿਰਹਿਆਸਭੁਆਪੈ॥ਹਰਿਕੀਕੀਮਤਿਨਾਪਵੈਕਿ
ਛੁਕਹਣੁਨਜਾਪੈ॥ਗੁਰਪਰਸਾਦੀਸਾਲਾਹੀਐਹਰਿਭਗਤੀਰਾਪੈ॥ਸਭੁਮਨੁ
ਤਨੁਹਰਿਆਹੋਇਆਅਹੰਕਾਰੁਗਵਾਪੈ॥ਸਭੁਕਿਛੁਹਰਿਕਾਖੇਲੁਹੈਗੁਰਮੁਖਿਕਿ

ਸੈਬੁਝਾਈ॥੧੩॥ਸਲੋਕੁਮਃ੧ ॥ਸਹੰਸਰਦਾਨਦੇਇੰਦ੍ਰੁਰੋਆਇਆ॥
ਪਰਸਰਾਮੁਰੋਵੈਘਰਿਆਇਆ॥ਅਜੈਸੁਰੋਵੈਭੀਖਿਆਖਾਇ॥ਐਸੀਦਰਗਹ
ਮਿਲੈਸਜਾਇ॥ਰੋਵੈਰਾਮੁਨਿਕਾਲਾਭਇਆ॥ਸੀਤਾਲਖਮਣੁਵਿਛੁੜਿਗਇ
ਆ॥ਰੋਵੈਦਹਸਿਰੁਲੰਕਗਵਾਇ॥ਜਿਨਿਸੀਤਾਆਦੀਡਉਰੂਵਾਇ॥ਰੋਵਹਿਪਾਂ
ਡਵਭਏਮਜੂਰ॥ਜਿਨਕੈਸੁਆਮੀਰਹਤਹਦੂਰਿ॥ਰੋਵੈਜਨਮੇਜਾਖੁਇਗਇਆ
॥ਏਕੀਕਾਰਣਿਪਾਪੀਭਇਆ॥ਰੋਵਹਿਸੇਖਮਸਾਇਕਪੀਰ॥ਅੰਤਿਕਾਲਿਮਤੁ
ਲਾਗੈਭੀੜ॥ਰੋਵਹਿਰਾਜੇਕੰਨਪੜਾਇ॥ਘਰਿਘਰਿਮਾਗਹਿਭੀਖਿਆਜਾਇ॥
ਰੋਵਹਿਕਿਰਪਸੰਚਹਿਧਨੁਜਾਇ॥ਪੰਡਿਤਰੋਵਹਿਗਿਆਨੁਗਵਾਇ॥ਬਾਲੀਰੋ
ਵੈਨਾਹਿਭਤਾਰੁ॥ਨਾਨਕਦੁਖੀਆਸਭੁਸੰਸਾਰੁ॥ਮੰਨੇਨਾਉਸੋਈਜਿਣਿਜਾਇ॥
ਅਉਰੀਕਰਮਨਲੇਖੈਲਾਇ॥੧॥ਮਃ੨ ॥ਜਪੁਤਪੁਸਭੁਕਿਛੁਮੰਨਿਐਅਵ
ਰਿਕਾਰਾਸਭਿਬਾਦਿ॥ਨਾਨਕਮੰਨਿਆਮੰਨੀਐਬੁਝੀਐਗੁਰਪਰਸਾਦਿ॥੨॥ਪਉ
ੜੀ॥ ॥ਕਾਇਆਹੰਸਧੁਰਿਮੇਲੁਕਰਤੈਲਿਖਿਪਾਇਆ॥ਸਭਮਹਿਗੁਪ
ਤੁਵਰਤਦਾਗੁਰਮੁਖਿਪ੍ਰਗਟਾਇਆ॥ਗੁਣਗਾਵੈਗੁਣਉਚਰੈਗੁਣਮਾਹਿਸਮਾ
ਇਆ॥ਸਚੀਬਾਣੀਸਚੁਹੈਸਚੁਮੇਲਿਮਿਲਾਇਆ॥ਸਭੁਕਿਛੁਆਪੇਆ
ਪਿਹੈਆਪੇਦੇਇਵਡਿਆਈ॥੧੪॥ਸਲੋਕਮਃ੨ ॥ਨਾਨਕਅੰਧਾਹੋਇ
ਕੈਰਤਨਾਪਰਖਣਜਾਇ॥ਰਤਨਾਸਾਰਨਜਾਣਈਆਵੈਆਪੁਲਖਾਇ॥੧॥ਮਃ
੨ ॥ਰਤਨਾਕੇਰੀਗੁਥਲੀਰਤਨੀਖੋਲੀਆਇ॥ਵਖਰਤੈਵਣਜਾਰਿਆਦੁਹਾਰਹੀ
ਸਮਾਇ॥ਜਿਨਗੁਣੁਪਲੈਨਾਨਕਾਮਾਣਕਵਣਜਹਿਸੇਇ॥ਰਤਨਾਸਾਰਨਜਾ
ਣਨੀਅੰਧੇਵਤਹਿਲੋਇ॥੨॥ਪਉੜੀ॥ ॥ਨਉਦਰਵਾਜੇਕਾਇਆਕੋਟੁ
ਹੈਦਸਵੈਗੁਪਤੁਰਖੀਜੈ॥ਬਜਰਕਪਾਟਨਖੁਲਨੀਗੁਰਸਬਦਿਖੁਲੀਜੈ॥ਅਨ
ਹਦਵਾਜੇਧੁਨਿਵਜਦੇਗੁਰਸਬਦਿਸੁਣੀਜੈ॥ਤਿਤੁਘਟਿਅੰਤਰਿਚਾਨਣਾਕਰਿ
ਭਗਤਿਮਿਲੀਜੈ॥ਸਭਮਹਿਏਕੁਵਰਤਦਾਜਿਨਿਆਪੇਰਚਨਰਚਾਈ॥੧੫॥
ਸਲੋਕਮਃ੩ ॥ਅੰਧੇਕੈਰਾਹਿਦਸਿਐਅੰਧਾਹੋਇਸੁਜਾਇ॥ਹੋਇਸੁਜਾ

ਖਾਨਾਨਕਾਸੋਕਿਉਉਝੜਿਪਾਇ॥ਅੰਧੇਏਹਿਨਆਖੀਅਨਿਜਿਨਮੁਖਿਲੋਇਣ
ਨਾਹਿ॥ਅੰਧੇਸੇਈਨਾਨਕਾਖਸਮਹੁਘੁਥੇਜਾਹਿ॥੧॥ਮ:੨॥ ਸਾਹਿਬਿਅੰਧਾਜੋ
ਕੀਆਕਰੇਸੁਜਾਖਾਹੋਇ॥ਜੇਹਾਜਾਣੈਤੇਹੋਵਰਤੈਜੇਸਉਆਖੈਕੋਇ॥ਜਿਥੈਸੁਵ
ਸਤੁਨਜਾਪਈਆਪੇਵਰਤਉਜਾਣਿ॥ਨਾਨਕਗਾਹਕੁਕਿਉਲਏਸਕੈਨਵਸਤੁ
ਪਛਾਣਿ॥੨॥ਮ:੨॥ਸੋਕਿਉਅੰਧਾਆਖੀਐਜਿਹੁਕਮਹੁਅੰਧਾਹੋਇ॥ਨਾ
ਨਕਹੁਕਮੁਨਬੁਝਈਅੰਧਾਕਹੀਐਸੋਇ॥੩॥ਪਉੜੀ॥ ਕਾਇਆਅੰਦਰਿ
ਗੜੁਕੋਟੁਹੈਸਭਿਦਿਸੰਤਰਦੇਸਾ॥ਆਪੇਤਾੜੀਲਾਈਅਨੁਸਭਮਹਿਪਰਵੇਸਾ॥
ਆਪੇਸ੍ਰਿਸਟਿਸਾਜੀਅਨੁਆਪਿਗੁਪਤੁਰਖੇਸਾ॥ਗੁਰਸੇਵਾਤੇਜਾਣਿਆਸਚੁਪ
ਰਗਟੀਏਸਾ॥ਸਭੁਕਿਛੁਸਚੋਸਚੁਹੈਗੁਰਿਸੋਝੀਪਾਈ॥੧੬॥ਸਲੋਕਮ:੧॥
ਸਾਵਣੁਰਾਤਿਅਹਾੜੁਦਿਹੁਕਾਮੁਕ੍ਰੋਧੁਦੁਇਖੇਤ॥ਲਬੁਵਤ੍ਰਦਰੋਗੁਬੀਉਹਾਲੀ
ਰਾਹਕੁਹੇਤ॥ਹਲੁਬੀਚਾਰੁਵਿਕਾਰਮਣਹੁਕਮੀਖਟੇਖਾਇ॥ਨਾਨਕਲੇਖੈਮੰਗਿ
ਐਅਉਤੁਜਣੇਦਾਜਾਇ॥੧॥ਮ:੧॥ ਭਉਭੁਇਪਵਿਤੁਪਾਣੀਸਤੁਸੰਤੋਖੁਬ
ਲੇਦ॥ਹਲੁਹਲੇਮੀਹਾਲੀਚਿਤੁਚੇਤਾਵਤ੍ਰਵਖਤਸੰਜੋਗੁ॥ਨਾਉਬੀਜੁਬਖਸੀ
ਸਬੋਹਲਦੁਨੀਆਸਗਲਦਰੋਗੁ॥ਨਾਨਕਨਦਰੀਕਰਮੁਹੋਇਜਾਵਹਿਸਗਲ
ਵਿਜੋਗ॥੨॥ਪਉੜੀ॥ ਮਨਮੁਖਿਮੋਹੁਗੁਬਾਰੁਹੈਦੂਜੈਭਾਇਬੋਲੈ॥ਦੂਜੈ
ਭਾਇਸਦਾਦੁਖੁਹੈਨਿਤਨੀਰੁਵਿਰੋਲੈ॥ਗੁਰਮੁਖਿਨਾਮੁਧਿਆਈਐਮਥਿਤਤੁ
ਕਢੋਲੈ॥ਅੰਤਰਿਪਰਗਾਸੁਘਟਿਚਾਨਣਾਹਰਿਲਧਾਟੋਲੈ॥ਆਪੇਭਰਮਿਭੁ
ਲਾਇਦਾਕਿਛੁਕਹਣੁਨਜਾਈ॥੧੭॥ਸਲੋਕਮ:੨॥ ਨਾਨਕਚਿੰਤਾਮਤਿ
ਕਰਹੁਚਿੰਤਾਤਿਸਹੀਹੇਇ॥ਜਲਮਹਿਜੰਤਉਪਾਇਅਨੁਤਿਨਾਭਿਰੋਜੀਦੇਇ
॥ਓਥੈਹਟੁਨਚਲਈਨਾਕੋਕਿਰਸਕਰੇਇ॥ਸਉਦਾਮੂਲਿਨਹੋਵਈਨਾਕੋਲਏ
ਨਦੇਇ॥ਜੀਆਕਾਆਹਾਰੁਜੀਅਖਾਣਾਏਹੁਕਰੇਇ॥ਵਿਚਿਉਪਾਏਸਾਇ
ਰਾਤਿਨਾਭਿਸਾਰਕਰੇਇ॥ਨਾਨਕਚਿੰਤਾਮਤਕਰਹੁਚਿੰਤਾਤਿਸਹੀਹੇਇ॥੧॥
ਮ:੧ ॥ਨਾਨਕਇਹੁਜੀਉਮਛੁਲੀਝੀਵਰੁਤ੍ਰਿਸਨਾਕਾਲੁ॥ਮਨੂਆਅੰਧੁਨ

ਚੇਤਈਪੜੈਅਚਿੰਤਾਜਾਲੁ॥ਨਾਨਕਚਿਤੁਅਚੇਤੁਹੈਚਿੰਤਾਬਧਾਜਾਇ॥
ਨਦਰਿਕਰੇਜੇਆਪਣੀਤਾਆਪੇਲਏਮਿਲਾਇ॥੨॥ਪਉੜੀ॥ ਸੇਜਨਸਾਚੇਸ
ਦਾਸਦਾਜਿਨੀਹਰਿਰਸੁਪੀਤਾ॥ਗੁਰਮੁਖਿਸਚਾਮਨਿਵਸੈਸਚੁਸਉਦਾਕੀਤਾ॥ਸਭੁ
ਕਿਛੁਘਰਹੀਮਾਹਿਹੈਵਡਭਾਗੀਲੀਤਾ॥ਅੰਤਰਿਤ੍ਰਿਸਨਾਮਰਿਗਈਹਰਿਗੁਣਗਾ
ਵੀਤਾ॥ਆਪੇਮੇਲਿਮਿਲਾਇਅਨੁਆਪੇਦੇਇਬੁਝਾਈ॥੧੮॥ਸਲੋਕਮ:੧॥
ਵੇਲਿਪਿੰਞਾਇਆਕਤਿਵੁਣਾਇਆ॥ਕਟਿਕੁਟਿਕਰਿਖੁੰਬਿਚੜਾਇਆ॥ਲੋ
ਹਾਵਢੇਦਰਜੀਪਾੜੈਸੂਈਧਾਗਾਸੀਵੈ॥ਇਉਪਤਿਪਾਟੀਸਿਫਤੀਸੀਪੈਨਾਨਕਜੀ
ਵਤਜੀਵੈ॥ਹੋਇਪੁਰਾਣਾਕਪੜੁਪਾਟੈਸੂਈਧਾਗਾਗੰਢੈ॥ਮਾਹੁਪਖੁਕਿਹੁਚਲੈਨ
ਹੀਘੜੀਮੁਹਤੁਕਿਛੁਹੰਢੈ॥ਸਚੁਪੁਰਾਣਾਹੋਵੈਨਾਹੀਸੀਤਾਕਦੇਨਪਾਟੈ॥ਨਾਨਕਸਾ
ਹਿਬੁਸਚੋਸਚਾਤਿਚਰੁਜਾਪੀਜਾਪੈ॥੧॥ਮ:੧॥ਸਚਕੀਕਾਤੀਸਚੁਸਭੁਸਾਰੁ॥ਘਾ
ੜਤਤਿਸਕੀਅਪਰਅਪਾਰ॥ਸਬਦੇਸਾਣਰਖਾਈਲਾਇ॥ਗੁਣਕੀਥੇਕੈਵਿਚਿਸ
ਮਾਇ॥ਤਿਸਦਾਕੁਠਾਹੋਵੈਸੇਖੁ॥ਲੋਹੂਲਬੁਨਿਕਥਾਵੇਖੁ॥ਹੋਇਹਲਾਲੁਲਗੈ
ਹਕਿਜਾਇ॥ਨਾਨਕਦਰਿਦੀਦਾਰਿਸਮਾਇ॥੨॥ਮ:੧॥ ਕਮਰਿਕਟਾਰਾਬੰਕੁੜਾ
ਬੰਕੇਕਾਅਸਵਾਰੁ॥ਗਰਬੁਨਕੀਜੈਨਾਨਕਾਮਤੁਸਿਰਿਆਵੈਭਾਰੁ॥੩॥ਪਉੜੀ॥
ਸੋਸਤਸੰਗਤਿਸਬਦਿਮਿਲੈਜੋਗੁਰਮੁਖਿਚਲੈ॥ਸਚੁਧਿਆਇਨਿਸੇਸਚੇਜਿਨਹ
ਰਿਖਰਚੁਧਨੁਪਲੈ॥ਭਗਤਸੋਹਨਿਗੁਣਗਾਵਦੇਗੁਰਮਤਿਅਚਲੈ॥ਰਤਨਬੀਚ
ਾਰੁਮਨਿਵਸਿਆਗੁਰਕੈਸਬਦਿਭਲੈ॥ਆਪੇਮੇਲਿਮਿਲਾਇਦਾਆਪੇਦੇਇਵਡਿਆ
ਈ॥੧੯॥ਸਲੋਕਮ:੩॥ ਆਸਾਅੰਦਰਿਸਭੁਕੋਕੋਇਨਿਰਾਸਾਹੋਇ॥ਨਾਨ
ਕਜੋਮਰਿਜੀਵਿਆਸਹਿਲਾਆਇਆਸੋਇ॥੧॥ਮ:੩॥ ਨਾਕਿਛੁਆਸਾਹ
ਥਿਹੈਕੇਉਨਿਰਾਸਾਹੋਇ॥ਕਿਆਕਰੇਏਹਬਪੁੜੀਜਾਂਭੁੋਲਾਏਸੋਇ॥੨॥ਪਉੜੀ॥
ਧ੍ਰਿਗੁਜੀਵਣੁਸੰਸਾਰਿਸਚੇਨਾਮਬਿਨੁ॥ਪ੍ਰਭੁਦਾਤਾਦਾਤਾਰਨਿਹਚਲੁਏਹੁਧਨੁ॥
ਸਾਸਿਸਾਸਿਆਰਾਧੇਨਿਰਮਲੁਸੋਇਜਨੁ॥ਅੰਤਰਜਾਮੀਅਗਮੁਰਸਨਾਏਕੁਭਨੁ॥
ਰਵਿਰਹਿਆਸਰਬਤਿਨਾਨਕੁਬਲਿਜਾਈ॥੨੦॥ਸਲੋਕਮ:੧॥ ਸਰ

ਵਰਹੰਜਿਸੁਹੋਗੀਮੇਲਾਖਸਮੈਏਵੈਭਾਣਾ॥ਸਰਵਰਅੰਦਰਿਹੀਰਾਮੋਤੀਸੋਹੰਸਾਕਾਖਾਣ
ਾ॥ਬਗੁਲਾਕਾਗੁਨਰਹਈਸਰਵਰਿਜੇਹੋਵੈਅਤਿਸਿਆਣਾ॥ਓਨਾਰਿਜਕੁਨਪਇ
ਓਥੈਓਨ੍ਹਾਹੋਰੋਖਾਣਾ॥ਸਚਿਕਮਾਣੈਸਚੋਪਾਈਐਕੂੜੈਕੂੜਾਮਾਣਾ॥ਨਾਨਕਤਿ
ਨਕੌਸਤਿਗੁਰੁਮਿਲਿਆਜਿਨਾਧੁਰੇਪੈਯਾਪਰਵਾਣਾ॥੧॥ਮਃ੧॥ਸਾਹਿਬੁਮੇਰਾ
ਉਜਲਾਜੇਕੋਚਿਤਿਕਰੇਇ॥ਨਾਨਕਸੋਈਸੇਵੀਐਸਦਾਸਦਾਜੋਦੇਇ॥ਨਾਨਕਸੋਈ
ਸੇਵੀਐਜਿਤੁਸੇਵਿਐਦੁਖੁਜਾਇ॥ਅਵਗੁਣਵੰਞਨਿਗੁਣਰਵਹਿਮਨਿਸੁਖੁਵ
ਸੈਆਇ॥੨॥ਪਉੜੀ॥ ॥ਆਪੇਆਪਿਵਰਤਦਾਆਪਿਤਾੜੀਲਾਈਅਨੁ
॥ਆਪੇਹੀਉਪਦੇਸਦਾਗੁਰਮੁਖਿਪਤੀਆਈਅਨੁ॥ਇਕਿਆਪੇਉਝੜਿਪਾਇਅ
ਨੁਇਕਿਭਗਤੀਲਾਇਅਨੁ॥ਜਿਸੁਆਪਿਬੁਝਾਏਸੋਬੁਝਸੀਆਪੇਨਾਇਲਾ
ਈਅਨੁ॥ਨਾਨਕਨਾਮੁਧਿਆਈਐਸਚੀਵਡਿਆਈ॥੨੧॥੧॥ਸੁਧੁ

ਰਾਮਕਲੀਕੀਵਾਰਮਹਲਾ੫ ੧ੴਸਤਿਗੁਰਪ੍ਰਸਾਦਿ॥
ਸਲੋਕਮਃ੫ ॥ਜੈਸਾਸਤਿਗੁਰੁਸੁਣੀਦਾਤੈਸੋਹੀਮੈਡੀਠੁ॥ਵਿਛੁੜਿਆ
ਮੇਲੇਪ੍ਰਭੂਹਰਿਦਰਗਹਕਾਬਸੀਠੁ॥ਹਰਿਨਾਮੋਮੰਤ੍ਰੁਦ੍ਰਿੜਾਇਦਾਕਟੇਹਉਮੈਰੋਗੁ
॥ਨਾਨਕਸਤਿਗੁਰੁਤਿਨਾਮਿਲਾਇਆਜਿਨਾਧੁਰੇਪਇਆਸੰਜੋਗੁ॥੧॥ਮਃ੫
॥ਇਕੁਸਜਣੁਸਭਿਸਜਣਾਇਕੁਵੈਰੀਸਭਿਵਾਦਿ॥ਗੁਰਿਪੂਰੈਦੇਖਾਲਿਆ
ਵਿਣੁਨਾਵੈਸਭਬਾਦਿ॥ਸਾਕਤਦੁਰਜਨਭਰਮਿਆਜੋਲਗੇਦੂਜੈਸਾਦਿ॥ਜ
ਨਨਾਨਕਿਹਰਿਪ੍ਰਭੁਬੁਝਿਆਗੁਰਸਤਿਗੁਰਕੈਪਰਸਾਦਿ॥੨॥ਪਉੜੀ॥
ਥਟਣਹਾਰੈਥਾਟੁਆਪੇਹੀਥਟਿਆ॥ਆਪੇਪੂਰਾਸਾਹੁਆਪੇਹੀਖਟਿਆ॥ਆ
ਪੇਕਰਿਪਾਸਾਰੁਆਪੇਰੰਗਰਟਿਆ॥ਕੁਦਰਤਿਕੀਮਨਪਾਇਅਲਖਬ੍ਰਹਮਟਿ
ਆ॥ਅਗਮਅਥਾਹਬੇਅੰਤਪਰੈਪਰਟਿਆ॥ਆਪੇਵਡਪਾਤਿਸਾਹੁਆਪਿਵ
ਜੀਰਟਿਆ॥ਕੋਇਨਜਾਣੈਕੀਮਕੇਵਡੁਮਟਿਆ॥ਸਚਾਸਾਹਿਬੁਆਪਿਗੁਰ
ਮੁਖਿਪ੍ਰਗਟਿਆ॥੧॥ਸਲੋਕੁਮਃ੫ ॥ਸੁਣਿਸਜਣਪ੍ਰੀਤਮਮੇਰਿਆ

ਮੈਸਤਿਗੁਰੁਦੇਹੁਦਿਖਾਲਿ॥ਹਉਤਿਸੁਦੇਵਾਮਨੁਆਪਣਾਨਿਤਹਿਰਦੈਰਖਾਸਮ
ਲਿ॥ਇਕਸੁਸਤਿਗੁਰਬਾਹਰਾਧ੍ਰਿਗੁਜੀਵਣੁਸੰਸਾਰਿ॥ਜਨਨਾਨਕਸਤਿਗੁਰੁਤਿ
ਨਾਮਿਲਾਇਓਨੁਜਿਨਸਦਹੀਵਰਤੈਨਾਲਿ॥੧॥ਮਃ੫ ॥ਮੇਰੈਅੰਤਰਿਲੋਚਾਮਿ
ਲਣਕੀਕਿਉਪਾਵਾਪ੍ਰਭਤੋਹਿ॥ਕੋਈਐਸਾਸਜਣੁਲੋੜਿਲਹੁਜੋਮੇਲੇਪ੍ਰੀਤ
ਮੁਮੋਹਿ॥ਗੁਰਿਪੂਰੈਮੇਲਾਇਆਜਤਦੇਖਾਤਤਸੋਇ॥ਜਨਨਾਨਕਸੋਪ੍ਰਭੁਸੇਵਿ
ਆਤਿਸੁਜੇਵਡੁਅਵਰੁਨਕੋਇ॥੨॥ਪਉੜੀ॥ ॥ਦੇਵਣਹਾਰੁਦਾਤਾਰੁਕਿਤੁ
ਮੁਖਿਸਾਲਾਹੀਐ॥ਜਿਸੁਰਖੈਕਿਰਪਾਧਾਰਿਰਿਜਕੁਸਮਾਹੀਐ॥ਕੋਇਨਕਿਸ
ਹੀਵਸਿਸਭਨਾਇਕਧਰ॥ਪਾਲੇਬਾਲਕਵਾਗਿਦੇਕੈਆਪਿਕਰ॥ਕਰਦਾਅ
ਨਦਬਿਨੋਦਕਿਛੂਨਜਾਣੀਐ॥ਸਰਬਧਾਰਸਮਰਥਹਉਤਿਸੁਕੁਰਬਾਣੀਐ॥
ਗਾਈਐਰਾਤਿਦਿਨੰਤੁਗਾਵਣਜੋਗਿਆ॥ਜੋਗੁਰਕੀਪੈਰੀਪਾਹਿਤਿਨੀਹਰਿਰ
ਸੁਭੋਗਿਆ॥੨॥ਸਲੋਕਮਃ੫ ॥ਭੀੜਹੁਮੋਕਲਾਈਕੀਤੀਅਨੁਸਭਰ
ਖੇਕੁਟੰਬੈਨਾਲਿ॥ਕਾਰਜਆਪਿਸਵਾਰਿਅਨੁਸੋਪ੍ਰਭਸਦਾਸਭਾਲਿ॥ਪ੍ਰਭੁਮਾਤ
ਪਿਤਾਕੰਠਿਲਾਇਦਾਲਹੁੜੇਬਾਲਕਪਾਲਿ॥ਦਇਆਲਹੋਏਸਭਜੀਅਜੰ
ਤ੍ਰਹਰਿਨਾਨਕਨਦਰਿਨਿਹਾਲਿ॥੧॥ਮਃ੫ ॥ਵਿਣੁਤੁਧੁਹੋਰੁਜਿਮੰਗਣਾਸਿ
ਰਿਦੁਖਾਕੈਦੁਖ॥ਦੇਹਿਨਾਮੁਸੰਤੋਖੀਆਉਤਰੈਮਨਕੀਭੁਖ॥ਗੁਰਿਵਣੁਤਿਣੁ
ਹਰਿਆਕੀਤਿਆਨਾਨਕਕਿਆਮਨੁਖ॥੨॥ਪਉੜੀ॥ ॥ਸੋਐਸਾਦਾਤਾਰੁ
ਮਨਹੁਨਵੀਸਰੈ॥ਘੜੀਨਮੁਹਤੁਚਸਾਤਿਸੁਬਿਨੁਨਾਸਰੈ॥ਅੰਤਰਿਬਾਹਰਿਸੰਗਿ
ਕਿਆਕੋਲੁਕਿਕਰੈ॥ਜਿਸੁਪਤਿਰਖੈਆਪਿਸੋਭਵਜਲੁਤਰੈ॥ਭਗਤੁਗਿਆ
ਨੀਤਪਾਜਿਸੁਕਿਰਪਾਕਰੈ॥ਸੋਪੂਰਾਪਰਧਾਨੁਜਿਸਨੋਬਲੁਧਰੈ॥ਜਿਸਹਿਜਰਾ
ਏਆਪਿਸੋਈਅਜਰੁਜਰੈ॥ਤਿਸਹੀਮਿਲਿਆਸਚੁਮੰਤ੍ਰੁਗੁਰਮਨਿਧਰੈ॥੩॥
ਸਲੋਕੁਮਃ੫ ॥ਧੰਨੁਸੁਰਾਗਸੁਰੰਗੜੇਆਲਾਪਤਸਭਤਿਖਜਾਇ॥ਧੰਨੁਸੁ
ਜੰਤਸੁਹਾਵੜੇਜੋਗੁਰਮੁਖਿਜਪਦੇਨਾਉ॥ਜਿਨੀਇਕਮਨਿਇਕੁਅਰਾਧਿਆਤਿ
ਨਸਦਬਲਿਹਾਰੈਜਾਉ॥ਤਿਨਕੀਧੂੜਿਹਮਬਾਛਦੇਕਰਮੀਪਲੈਪਾਇ॥ਜੋਰਤੇ

ਣੀਗੋਵਿਦਕੈਹਉਤਿਨਬਲਿਹਾਰੈਜਾਉ॥ਆਖਾਬਿਰਥਾਜੀਅਕੀਗੁਰਿਸਜ
ਣੁਮੇਲਹੁਰਾਇ॥ਗੁਰਿਪੂਰੈਮੇਲਾਇਆਜਨਮਮਰਣਦੁਖੁਜਾਇ॥ਜਨਨਾਨਕਪਾ
ਇਆਅਗਮਰੂਪੁਅਨਤਨਕਾਹੂਜਾਇ॥੧॥ਮਃ ੫ ॥ਧੰਨੁਸੁਵੇਲਾਘੜੀਧੰਨੁ
ਧਨੁਮੂਰਤੁਪਲੁਸਾਰੁ॥ਧੰਨੁਸੁਦਿਨਸੁਸੰਜੋਗੜਾਜਿਤੁਡਿਠਾਗੁਰਦਰਸਾਰੁ॥ਮਨਕੀ
ਆਇਛਾਪੂਰੀਆਹਰਿਪਾਇਆਅਗਮਅਪਾਰੁ॥ਹਉਮੈਤੁਟਾਮੋਹੜਾਇਕੁਸ
ਚੁਨਾਮੁਅਧਾਰੁ॥ਜਨੁਨਾਨਕੁਲਗਾਸੇਵਹਰਿਉਧਰਿਆਸਗਲਸੰਸਾਰੁ॥੨॥
ਪਉੜੀ॥ ॥ਸਿਫਤਿਤਿਸਲਾਹਣੁਭਗਤਿਵਿਰਲੇਦਿਤੀਅਨੁ॥ਸਉਪੇਜਿ
ਸੁਭੰਡਾਰਫਿਰਿਪੁਛਨਲੀਤੀਅਨੁ॥ਜਿਸਨੋਲਗਾਰੰਗੁਸੇਰੰਗਿਰਤਿਆ॥ਓ
ਨਾਇਕੋਨਾਮੁਅਧਾਰੁਇਕਾਉਨਭਤਿਆ॥ਓਨਾਪਿਛੈਜਗੁਭੁੰਚੈਭੋਗਈ॥ਓ
ਨਾਪਿਆਰਾਰਬੁਓਨਾਹਾਜੋਗਈ॥ਜਿਸੁਮਿਲਿਆਗੁਰੁਆਇਤਿਨਿਪ੍ਰਭੁਜਾਣਿ
ਆ॥ਹਉਬਲਿਹਾਰੀਤਿਨਜਿਖਸਮੈਭਾਣਿਆ॥੧੩॥ਸਲੋਕਮਃ ੫
ਹਰਿਇਕਸੈਨਾਲਿਮੈਦੋਸਤੀਹਰਿਇਕਸੈਨਾਲਿਮੈਰੰਗੁ॥ਹਰਿਇਕੋਮੇਰਾਸਜਣੋ
ਹਰਿਇਕਸੈਨਾਲਿਮੈਸੰਗੁ॥ਹਰਿਇਕਸੈਨਾਲਿਮੈਗੋਸਟੇਮੁਹੁਮੈਲਾਕਰੈਨਭੰਗੁ
॥ਜਾਣੈਬਿਰਥਾਜੀਅਕੀਕਦੇਨਮੋੜੈਰੰਗੁ॥ਹਰਿਇਕੋਮੇਰਾਮਸਲਤੀਭੰਨਣਘ
ੜਨਸਮਰਥੁ॥ਹਰਿਇਕੋਮੇਰਾਦਾਤਾਰੁਹੈਸਿਰਿਦਾਤਿਆਜਗਹਥੁ॥ਹਰਿਇਕਸੈ
ਦੀਮੈਟੇਕਹੈਜੋਸਿਰਿਸਭਨਾਸਮਰਥੁ॥ਸਤਿਗੁਰਿਸੰਤੁਮਿਲਾਇਆਮਸਤਕਿ
ਧਰਿਕੈਹਥੁ॥ਵਡਾਸਾਹਿਬੁਗੁਰੂਮਿਲਾਇਆਜਿਨਿਤਾਰਿਆਸਗਲਜਗਤੁ॥
ਮਨਕੀਆਇਛਾਪੂਰੀਆਪਾਇਆਧੁਰਿਸੰਜੋਗ॥ਨਾਨਕਪਾਇਆਸਚੁਨਾਮੁਸ
ਦਹੀਭੋਗੇਭੋਗ॥੧॥ਮਃ ੫ ॥ਮਨਮੁਖਾਕੇਰੀਦੋਸਤੀਮਾਇਆਕਾਸਨਬੰਧੁ॥ਵੇਖ
ਦਿਆਹੀਭਜਿਜਾਨਿਕਦੇਨਪਾਇਨਿਬੰਧੁ॥ਜਿਚਰੁਪੈਨਨਿਖਾਵਨੇਤਿਚਰੁਰਖ
ਨਿਗੰਢੁ॥ਜਿਤੁਦਿਨਿਕਿਛੁਨਹੋਵਈਤਿਤੁਦਿਨਿਬੋਲਨਿਗੰਧੁ॥ਜੀਅਕੀਸਾ
ਰਨਜਾਣਨੀਮਨਮੁਖਅਗਿਆਨੀਅੰਧੁ॥ਕੂੜਾਗੰਢੁਨਚਲਈਚਿਕੜਿਪਥਰਬੰ
ਧੁ॥ਅੰਧੇਆਪੁਨਜਾਣਨੀਫਕੜੁਪਿਟਨਿਧੰਧੁ॥ਝੂਠੈਮੋਹਿਲਪਟਾਇਆਹਉ

ਹਉਕਰਤਬਿਹੰਧੁ॥ਕ੍ਰਿਪਾਕਰੇਜਿਸੁਆਪਣੀਧੁਰਿਪੂਰਾਕਰਮੁਕਰੇਇ॥ਜਨਨਾ
ਨਕਸੇਜਨਉਬਰੇਜੋਸਤਿਗੁਰਸਰਣਿਪਰੇ॥੨॥ਪਉੜੀ॥ ॥ਜੋਰਤੇਦੀਦਾਰ
ਸੇਈਸਚੁਹਾਕੁ॥ਜਿਨੀਜਾਤਾਖਸਮੁਕਿਉਲਭੈਤਿਨਾਖਾਕੁ॥ਮਨੁਮੈਲਾਵੇਕਾਰੁਹੋ
ਵੈਸੰਗਿਪਾਕੁ॥ਦਿਸੈਸਚਾਮਹਲੁਖੁਲੈਭਰਮਤਾਕੁ॥ਜਿਸਹਿਦਿਖਾਲੇਮਹਲੁ
ਤਿਸੁਨਮਿਲੈਧਾਕੁ॥ਮਨੁਤਨੁਹੋਇਨਿਹਾਲੁਬਿੰਦਕਨਦਰਿਝਾਕੁ॥ਨਉਨਿਧਿ
ਨਾਮੁਨਿਧਾਨੁਗੁਰਕੈਸਬਦਿਲਾਗੁ॥ਤਿਸੈਮਿਲੈਸੰਤਖਾਕੁਮਸਤਕਿਜਿਸੈਭਾਗੁ
॥੧੪॥ਸਲੋਕਮਃ ੫ ॥ਹਰਣਾਖੀਕੂਸਚੁਵੈਣੁਸੁਣਾਈਜੋਤਉਕਰੇਉਧਾਰਣੁ
॥ਸੁੰਦਰਬਚਨਤੁਮਸੁਣਹੁਛਬੀਲੀਪਿਰੁਤੈਡਾਮਨਸਾਧਾਰਣੁ॥ਦੁਰਜਨਸੇਤੀ
ਨੇਹੁਰਚਾਇਓਦਸਿਵਿਖਾਮੈਕਾਰਣੁ॥ਊਣੀਨਾਹੀਝੂਣੀਨਾਹੀਨਾਹੀਕਿਸੈਵਿਹੂ
ਣੀ॥ਪਿਰੁਛੈਲੁਛਬੀਲਾਛਡਿਗਵਾਇਓਦੁਰਮਤਿਕਰਮਿਵਿਹੂਣੀ॥ਨਾਹਉ
ਭੁਲੀਨਾਹਉਚੁਕੀਨਾਮੈਨਾਹੀਦੋਸਾ॥ਜਿਤੁਹਉਲਾਈਤਿਤੁਹਉਲਗੀਤੂਸੁਣਿ
ਸਚੁਸੰਦੇਸਾ॥ਸਾਈਸੋੁਹਾਗਣਿਸਾਈਭਾਗਣਿਜੈਪਿਰਿਕਿਰਪਾਧਾਰੀ॥ਪਿਰਿ
ਅਉਗਣਤਿਸਕੇਸਭਿਗਵਾਏਗਲਸੇਤੀਲਾਇਸਵਾਰੀ॥ਕਰਮਹੀਣਧਨਕ
ਰੈਬਿਨੰਤੀਕਦਿਨਾਨਕਆਵੈਵਾਰੀ॥ਸਭਿਸੁਹਾਗਣਿਮਾਣਹਿਰਲੀਆਇਕ
ਦੇਵਹੁਰਾਤਿਮੁਰਾਰੀ॥੧॥ਮਃ ੫ ॥ਕਾਹੇਮਨਤੂਡੋਲਤਾਹਰਿਮਨਸਾਪੂਰਣਹਾ
ਰੁ॥ਸਤਿਗੁਰੁਪੁਰਖੁਧਿਆਇਤੂਸਭਿਦੁਖਵਿਸਾਰਣਹਾਰੁ॥ਹਰਿਨਾਮਾਆਰਾਧਿ
ਮਨਸਭਿਕਿਲਵਿਖਜਾਹਿਵਿਕਾਰ॥ਜਿਨਕਉਪੂਰਬਿਲਿਖਿਆਤਿਨਰੰਗੁ
ਲਗਾਨਿਰੰਕਾਰ॥ਓਨੀਛਡਿਆਮਾਇਆਸੁਆਵੜਾਧਨੁਸੰਚਿਆਨਾਮੁਅ
ਪਾਰੁ॥ਅਠੇਪਹਰਇਕਤੈਲਿਵੈਮੰਨੇਨਿਹੁਕਮੁਅਪਾਰੁ॥ਜਨੁਨਾਨਕੁਮੰਗੈਦਾ
ਨੁਇਕੁਦੇਹੁਦਰਸੁਮਨਿਪਿਆਰੁ॥੨॥ਪਉੜੀ॥ ॥ਜਿਸੁਤੂਆਵਹਿਚਿ
ਤਿਤਿਸਨੋਸਦਾਸੁਖ॥ਜਿਸੁਤੂਆਵਹਿਚਿਤਿਤਿਸੁਜਮਨਾਹਿਦੁਖ॥ਜਿਸੁ
ਤੂਆਵਹਿਚਿਤਿਤਿਸੁਕਿਕਾੜਿਆ॥ਜਿਸਦਾਕਰਤਾਮਿਤ੍ਰੁਸਭਿਕਾਜਸਵ
ਰਿਆ॥ਜਿਸੁਤੂਆਵਹਿਚਿਤਿਸੋਪਰਵਾਣੁਜਨੁ॥ਜਿਸੁਤੂਆਵਹਿਚਿਤਿ

ਬਹੁਤਾਤਿਸੁਪਹੁਨਾ॥ਜਿਸੁਤੂਆਵਹਿਚਿਤਿਸੋਵਡਪਰਵਾਰਿਆ॥ਜਿਸੁਤੂਆ
ਵਹਿਚਿਤਿਤਿਨਿਕੁਲਉਧਾਰਿਆ॥੬॥ਸਲੋਕਮਃ੫ ॥ਅੰਦਰਹੁਅੰ
ਨਾਬਾਹਰਹੁਅੰਨਾਕੂੜੀਕੂੜੀਗਾਵੈ॥ਦੇਹੀਧੋਵੈਚਕ੍ਰਬਣਾਏਮਾਇਆਨੋਬਹੁ
ਧਾਵੈ॥ਅੰਦਰਿਮੈਲੁਨਉਤਰੈਹਉਮੈਫਿਰਿਫਿਰਿਆਵੈਜਾਵੈ॥ਨੀਦਵਿਆ
ਪਿਆਕਾਮਿਸੰਤਾਪਿਆਮੁਖਹੁਹਰਿਹਰਿਕਹਾਵੈ॥ਬੈਸਨੋਨਾਮੁਕਰਮਹਉਜੁ
ਗਤਾਤੁਹਕੁਟੇਕਿਆਫਲੁਪਾਵੈ॥ਹੰਸਾਵਿਚਿਬੈਠਾਬਗੁਨਬਣਈਨਿਤਬੈ
ਠਾਮਛੀਨੋਤਾਰਲਾਵੈ॥ਜਾਹੰਸਸਭਾਵੀਚਾਰੁਕਰਿਦੇਖਨਿਤਾਬਗਾਨਾਲਿਜੋੜੁ
ਕਦੇਨਆਵੈ॥ਹੰਸਾਹੀਰਾਮੋਤੀਚੁਗਣਾਬਗੁਡਡਾਭਾਲਣਿਜਾਵੈ॥ਉਡਰਿਆ
ਵੇਚਾਰਾਬਗੁਲਾਮਤੁਹੋਵੈਮੰਞੁਲਖਾਵੈ॥ਜਿਤੁਕੋਲਾਇਆਤਿਤਹੀਲਾਗਾ
ਕਿਸੁਦੋਸੁਦਿਚੈਜਾਹਰਿਏਵੈਭਾਵੈ॥ਸਤਿਗੁਰੁਸਰਵਰੁਰਤਨੀਭਰਪੂਰੇਜਿਸੁ
ਪ੍ਰਾਪਤਿਸੋਪਾਵੈ॥ਸਿਖਹੰਸਸਰਵਰਿਇਕਠੇਹੋਏਸਤਿਗੁਰਕੈਹੁਕਮਾਵੈ॥ਰ
ਤਨਪਦਾਰਥਮਾਣਕਸਰਵਰਿਭਰਪੂਰੇਖਾਇਖਰਚਿਰਹੇਤੋਟਿਨਆਵੈ॥ਸਰ
ਵਰਹੰਸੁਦੂਰਿਨਹੋਈਕਰਤੇਏਵੈਭਾਵੈ॥ਜਨਨਾਨਕਜਿਸਦੈਮਸਤਕਿਭਾਗੁ
ਧੁਰਿਲਿਖਿਆਸੋਸਿਖੁਗੁਰੂਪਹਿਆਵੈ॥ਆਪਿਤਰਿਆਕੁਟੰਬਸਭਿਤਾਰੇ
ਸਭਸ੍ਰਿਸਟਿਛਡਾਵੈ॥੧॥ਮਃ੫ ॥ਪੰਡਿਤੁਆਖਾਏਬਹੁਤੀਰਾਹੀਕੋਰੜਮੋ
ਠਜਿਨੇਹਾ॥ਅੰਦਰਿਮੋਹੁਨਿਤਭਰਮਿਵਿਆਪਿਆਤਿਸਟਸਿਨਾਹੀਦੇਹਾ॥
ਕੂੜੀਆਵੈਕੂੜੀਜਾਵੈਮਾਇਆਕੀਨਿਤਜੋਹਾ॥ਸਚੁਕਹੈਤਾਛੋਹੋਆਵੈਅੰ
ਤਰਿਬਹੁਤਾਰੋਹਾ॥ਵਿਆਪਿਆਦੁਰਮਤਿਕੁਬੁਧਿਕੁਮੂੜਾਮਨਿਲਾਗਾਤਿਸੁ
ਮੋਹਾ॥ਠਗੈਸੇਤੀਠਗੁਰਲਿਆਇਆਸਾਥੁਭਿਇਕੋਜੇਹਾ॥ਸਤਿਗੁਰੁਸਰਾ
ਫੁਨਦਰੀਵਿਚਦੋਕਢੈਤਾਂਉਘੜਿਆਇਆਲੋਹਾ॥ਬਹੁਤੇਰੀਥਾਈਰਲਾਇ
ਰਲਾਇਦਿਤਾਉਘੜਿਆਪੜਦਾਅਗੈਆਇਖਲੋਹਾ॥ਸਤਿਗੁਰਕੀਜੇਸ
ਰਣੀਆਵੈਫਿਰਿਮਨੂਰਹੁਕੰਚਨੁਹੋਹਾ॥ਸਤਿਗੁਰੁਨਿਰਵੈਰੁਪੁਤ੍ਰਸਤ੍ਰਸਮਾਨੇ
ਅਉਗਣਕਟੇਕਰੇਸੁਧੁਦੇਹਾ॥ਨਾਨਕਜਿਸੁਧੁਰਿਮਸਤਕਿਹੋਵੈਲਿਖਿਆ

ਤਿਸੁਸਤਿਗੁਰਨਾਲਿਸਨੇਹਾ॥ਅੰਮ੍ਰਿਤਬਾਣੀਸਤਿਗੁਰਪੂਰੇਕੀਜਿਸੁਕਿਰਪਾਲੁਹੋ ੪੯੨
ਵੈਤਿਸੁਰਿਦੈਵਸੇਹਾ॥ਆਵਣਜਾਣਾਤਿਸਕਾਕਟੀਐਸਦਾਸਦਾਸੁਖੁਹੋਹਾ॥੨॥
ਪਉੜੀ॥ ॥ਜੋਤੁਧੁਭਾਣਾਜੰਤੁਸੋਤੁਧੁਬੁਝਈ॥ਜੋਤੁਧੁਭਾਣਾਜੰਤੁਸੁਦਰਗਹਸਿ
ਝਈ॥ਜਿਸਨੋਤੇਰੀਨਦਰਿਹਉਮੈਤਿਸੁਗਈ॥ਜਿਸਨੋਤੂਸੰਤੁਸਟੁਕਲਮਲਤਿਸੁ
ਖਈ॥ਜਿਸਕੈਸੁਆਮੀਵਲਿਨਿਰਭਉਸੋਭਈ॥ਜਿਸਨੋਤੂਕਿਰਪਾਲੁਸਚਾਸੋਥਿ
ਅਈ॥ਜਿਸਨੋਤੇਰੀਮਇਆਨਪੋਹੈਅਗਨਈ॥ਤਿਸਨੋਸਦਾਦਇਆਲੁਜਿ
ਨਿਗੁਰਤੇਮਤਿਲਈ॥੬॥ਸਲੋਕਮਃ੫ ॥ਕਰਿਕਿਰਪਾਕਿਰਪਾਲਆਪੇ
ਬਖਸਿਲੈ॥ਸਦਾਸਦਾਜਪੀਤੇਰਾਨਾਮੁਸਤਿਗੁਰਪਾਇਪੈ॥ਮਨਤਨਅੰਤਰਿਵਸੁ
ਦੂਖਾਨਾਸੁਹੋਇ॥ਹਥਦੇਇਆਪਿਰਖੁਵਿਆਪੈਭਉਨਕੋਇ॥ਗੁਣਗਾਵਾਦਿਨੁ
ਰੈਣਿਏਤੈਕੰਮਿਲਾਇ॥ਸੰਤਜਨਾਕੈਸੰਗਿਹਉਮੈਰੋਗੁਜਾਇ॥ਸਰਬਨਿਰੰਤਰਿ
ਖਸਮੁਏਕੋਰਵਿਰਹਿਆ॥ਗੁਰਪ੍ਰਸਾਦੀਸਚੁਸਚੋਸਚੁਲਹਿਆ॥ਦਇਆਕ
ਰਹੁਦਇਆਲਅਪਣੀਸਿਫਤਿਦੇਹੁ॥ਦਰਸਨੁਦੇਖਿਨਿਹਾਲਨਾਨਕਪ੍ਰੀਤਿਏ
ਹ॥੧॥ਮਃ੫ ॥ਏਕੋਜਪੀਐਮਨੈਮਾਹਿਇਕਸਕੀਸਰਣਾਇ॥ਇਕਸੁਸਿਉਕ
ਰਿਪਿਰਹੜੀਦੂਜੀਨਾਹੀਜਾਇ॥ਇਕੋਦਾਤਾਮੰਗੀਐਸਭੁਕਿਛੁਪਲੈਪਾਇ॥ਮ
ਨਿਤਨਿਸਾਸਿਗਿਰਾਸਿਪ੍ਰਭੁਇਕੋਇਕੁਧਿਆਇ॥ਅੰਮ੍ਰਿਤੁਨਾਮੁਨਿਧਾਨੁਸਚੁਗੁ
ਰਮੁਖਿਪਾਇਆਜਾਇ॥ਵਡਭਾਗੀਤੇਸੰਤਜਨਜਿਨਮਨਿਵੁਠਾਆਇ॥ਜਲਿ
ਥਲਿਮਹੀਅਲਿਰਵਿਰਹਿਆਦੂਜਾਕੋਈਨਾਹਿ॥ਨਾਮੁਧਿਆਈਨਾਮੁਉਚਰਨਾ
ਨਕਖਸਮਰਜਾਇ॥੨॥ਪਉੜੀ॥ ॥ਜਿਸਨੋਤੂਰਖਵਾਲਾਮਾਰੇਤਿਸੁਕਉ
ਣੁ॥ਜਿਸਨੋਤੂਰਖਵਾਲਾਜਿਤਾਤਿਨੈਭੈਣੁ॥ਜਿਸਨੋਤੇਰਾਅੰਗੁਤਿਸੁਮੁਖੁਉਜ
ਲਾ॥ਜਿਸਨੋਤੇਰਾਅੰਗੁਸੁਨਿਰਮਲੀਹੂੰਨਿਰਮਲਾ॥ਜਿਸਨੋਤੇਰੀਨਦਰਿਨਲੇਖਾ
ਪੁਛੀਐ॥ਜਿਸਨੋਤੇਰੀਖੁਸੀਤਿਨਿਨਉਨਿਧਿਭੁੰਚੀਐ॥ਜਿਸਨੋਤੂਪ੍ਰਭਵਲਿਤਿ
ਸੁਕਿਆਮੁਹਛੰਦਗੀ॥ਜਿਸਨੋਤੇਰੀਮਿਹਰਸੁਤੇਰੀਬੰਦਗੀ॥੭॥ਸਲੋਕਮਹਲਾ
੫ ॥ਹੋਹੁਕ੍ਰਿਪਾਲਸੁਆਮੀਮੇਰੇਸੰਤਾਂਸੰਗਿਵਿਹਾਵੇ॥ਤੁਧਹੁਭੁਲੇਸਿਜੰਮਿ

ਜਮੀਮਰਦੇਤਿਨਕਦੇਨਚੁਕਨਿਹਾਵੇ॥੧॥ਮਃ੫॥ਸਤਿਗੁਰੁਸਿਮਰਹੁਆਪਣਾਘਟਿ
ਅਵਘਟਿਘਟਘਾਟ॥ਹਰਿਹਰਿਨਾਮੁਜਪੰਤਿਆਕੋਇਨਬੰਧੈਵਾਟ॥੨॥ਪਉੜੀ
॥ਤਿਥੈਤੂਸਮਰਥੁਜਿਥੈਕੋਇਨਾਹਿ॥ਓਥੈਤੇਰੀਰਖਅਗਨੀਉਦਰਮਾਹਿ॥ਸੁਣਿ
ਕੈਜਮਕੇਦੂਤਨਾਇਤੇਰੈਛਡਿਜਾਹਿ॥ਭਉਜਲੁਬਿਖਮੁਅਸਗਾਹੁਗੁਰਸਬਦੀ
ਪਾਰਿਪਾਹਿ॥ਜਿਨਕਉਲਗੀਪਿਆਸਅੰਮ੍ਰਿਤੁਸੇਇਖਾਹਿ॥ਕਲਿਮਹਿਏਹੋਪੁੰ
ਨੁਗੁਣਗੋਵਿੰਦਗਾਹਿ॥ਸਭਸੈਨੋਕਿਰਪਾਲੁਸਮ੍ਹਾਲੇਸਾਹਿਸਾਹਿ॥ਬਿਰਥਾਕੋਇ
ਨਜਾਇਜਿਆਵੈਤੁਧੁਆਹਿ॥੯॥ਸਲੋਕਮਃ੫॥ਦੂਜਾਤਿਸੁਨਬੁਝਾ
ਇਹੁਪਾਰਬ੍ਰਹਮਨਾਮੁਦੇਹੁਆਧਾਰੁ॥ਅਗਮੁਅਗੋਚਰੁਸਾਹਿਬੋਸਮਰਥੁਸਚੁਦਾ
ਤਾਰੁ॥ਤੂਨਿਹਚਲੁਨਿਰਵੈਰੁਸਚੁਸਚਾਤੁਧੁਦਰਬਾਰੁ॥ਕੀਮਤਿਕਹਣੁਨਜਾਈ
ਐਅੰਤੁਨਪਾਰਾਵਾਰੁ॥ਪ੍ਰਭੁਛੋਡਿਹੋਰੁਜਿਮੰਗਣਾਸਭੁਬਿਖਿਆਰਸਛਾਰੁ॥ਸੇ
ਸੁਖੀਏਸਚੁਸਾਹਸੇਜਿਨਸਚਾਬਿਉਹਾਰੁ॥ਜਿਨਾਲਗੀਪ੍ਰੀਤਿਪ੍ਰਭਨਾਮਸਹਜਸੁ
ਖਸਾਰੁ॥ਨਾਨਕਇਕੁਆਰਾਧੇਸੰਤਨਰੇਣਾਰੁ॥੧॥ਮਃ੫॥ਅਨਦਸੂਖਬਿਸ੍ਰਾ
ਮਨਿਤਹਰਿਕਾਕੀਰਤਨੁਗਾਇ॥ਅਵਰਸਿਆਣਪਛਾਡਿਦੇਹਿਨਾਨਕਉਧਰਸਿ
ਨਾਇ॥੨॥ਪਉੜੀ॥ਨਾਤੂਆਵਹਿਵਸਿਬਹੁਤੁਘਿਣਾਵਣੇ॥ਨਾਤੂਆ
ਵਹਿਵਸਿਬੇਦਪੜਾਵਣੇ॥ਨਾਤੂਆਵਹਿਵਸਿਤੀਰਥਿਨਾਈਐ॥ਨਾਤੂਆਵਹਿ
ਵਸਿਧਰਤੀਧਾਈਐ॥ਨਾਤੂਆਵਹਿਵਸਿਕਿਤੈਸਿਆਣਪੈ॥ਨਾਤੂਆਵਹਿਵ
ਸਿਬਹੁਤਾਦਾਨੁਦੇ॥ਸਭੁਕੋਤੇਰੈਵਸਿਅਗਮਅਗੋਚਰਾ॥ਤੂਭਗਤਾਕੈਵਸਿਭਗ
ਤਾਤਾਣੁਤੇਰਾ॥੧੦॥ਸਲੋਕਮਃ੫॥ਆਪੇਵੈਦੁਆਪਿਨਾਰਾਇਣੁ॥ਏਹਿਵੈ
ਦਜੀਅਕਾਦੁਖੁਲਾਇਣ॥ਗੁਰਕਾਸਬਦੁਅੰਮ੍ਰਿਤਰਸੁਖਾਇਣ॥ਨਾਨਕਜਿਸੁ
ਮਨਿਵਸੈਤਿਸਕੇਸਭਿਦੂਖਮਿਟਾਇਣ॥੧॥ਮਃ੫॥ਹੁਕਮਿਉਛਲੈਹੁਕਮੇਰਹੈ
॥ਹੁਕਮੇਦੁਖੁਸੁਖੁਸਮਕਰਿਸਹੈ॥ਹੁਕਮੇਨਾਮੁਜਪੈਦਿਨੁਰਾਤਿ॥ਨਾਨਕਜਿਸਨੋਹੋ
ਵੈਦਾਤਿ॥ਹੁਕਮਿਮਰੈਹੁਕਮੇਹੀਜੀਵੈ॥ਹੁਕਮੇਨਾਨ੍ਹਾਵਡਾਥੀਵੈ॥ਹੁਕਮੇਸੋਗਹਰਖ
ਆਨੰਦ॥ਹੁਕਮੇਜਪੈਨਿਰੋਧਰਗੁਰਮੰਤ॥ਹੁਕਮੇਆਵਣੁਜਾਣੁਰਹਾਏ॥ਨਾਨਕ

ਜਾਕਉਭਗਤੀਲਾਏ॥੧੧॥ਪਉੜੀ॥ਹਉਤਿਸੁਢਾਢੀਕੁਰਬਾਣੁਜਿਤੇਰਾ
ਸੇਵਦਾਰੁ॥ਹਉਤਿਸੁਢਾਢੀਬਲਿਹਾਰਜਿਗਾਵੈਗੁਣਅਪਾਰ॥ਸੋਢਾਢੀਧਨੁਧੰਨੁ
ਜਿਸੁਲੋੜੇਨਿਰੰਕਾਰੁ॥ਸੋਢਾਢੀਭਾਗਠੁਜਿਸੁਸਚਾਦੁਆਰਬਾਰੁ॥ਓਹੁਢਾਢੀਤੁਧੁ
ਧਿਆਇਕਲਾਣੇਦਿਨੁਰੈਣਾਰ॥ਮੰਗੈਅੰਮ੍ਰਿਤਨਾਮੁਨਆਵੈਕਦੇਹਾਰਿ॥ਕਪ
ੜੁਭੋਜਨੁਸਚੁਰਹਦਾਲਿਵੈਧਾਰ॥ਸੋਢਾਢੀਗੁਣਵੰਤੁਜਿਸਨੋਪ੍ਰਭਪਿਆਰੁ॥੧੨॥
ਸਲੋਕਮਃ੫॥ਅੰਮ੍ਰਿਤਬਾਣੀਅਮਿਉਰਸੁਅੰਮ੍ਰਿਤੁਹਰਿਕਾਨਾਉ॥ਮਨਿ
ਤਨਿਹਿਰਦੈਸਿਮਰਿਹਰਿਆਠਪਹਰਗੁਣਗਾਉ॥ਉਪਦੇਸੁਸੁਣਹੁਤੁਮਗੁਰਸਿ
ਖਹੁਸਚਾਇਹੈਸੁਆਉ॥ਜਨਮੁਪਦਾਰਥੁਸਫਲੁਹੋਇਮਨਮਹਿਲਾਇਹੁਭਾਉ
॥ਸੂਖਸਹਜਆਨਦੁਘਣਾਪ੍ਰਭਜਪਤਿਆਦੁਖੁਜਾਇ॥ਨਾਨਕਨਾਮੁਜਪਤਸੁਖੁ
ਊਪਜੈਦਰਗਹਪਾਈਐਥਾਉ॥੧॥ਮਃ੫॥ਨਾਨਕਨਾਮੁਧਿਆਈਐਗੁਰੁਪੂਰਾ
ਮਤਿਦੇਇ॥ਭਾਣੈਜਪਤਪਸੰਜਮੋਭਾਣੈਹੀਕਢਿਲੇਇ॥ਭਾਣੈਜੋਨਿਭਵਾਈ
ਐਭਾਣੈਬਖਸਕਰੇਇ॥ਭਾਣੈਦੁਖੁਸੁਖੁਭੋਗੀਐਭਾਣੈਕਰਮਕਰੇਇ॥ਭਾਣੈਮਿ
ਟੀਸਾਜਿਕੈਭਾਣੈਜੋਤਿਧਰੇਇ॥ਭਾਣੈਭੋਗਭੋਗਾਇਦਾਭਾਣੈਮਨਹਿਕਰੇਇ॥ਭਾ
ਣੈਨਰਕਿਸੁਰਗਿਅਉਤਾਰੇਭਾਣੈਧਰਣਿਪਰੇਇ॥ਭਾਣੈਹੀਜਿਸੁਭਗਤੀਲਾਏ
ਨਾਨਕਵਿਰਲੇਹੇ॥੨॥ਪਉੜੀ॥ਵਡਿਆਈਸਚੇਨਾਮਕੀਹਉਜੀਵਾਸੁਣਿ
ਸੁਣੇ॥ਪਸੂਪਰੇਤਅਗਿਆਨਉਧਾਰੇਇਕਖਣੇ॥ਦਿਨਸੁਰੈਣਿਤੇਰਾਨਾਉਸਦਾ
ਸਦਜਾਪੀਐ॥ਤ੍ਰਿਸਨਾਭੁਖਵਿਕਰਾਲਨਾਇਤੇਰੈਧ੍ਰਾਪੀਐ॥ਰੋਗੁਸੋਗੁਦੁਖੁਵੰ
ਞੈਜਿਸੁਨਾਉਮਨਿਵਸੈ॥ਤਿਸਹਿਪਰਾਪਤਿਲਾਲੁਜੋਗੁਰਸਬਦੀਰਸੈ॥ਖੰਡਬ੍ਰ
ਹਮੰਡਬੇਅੰਤਉਧਾਰਣਹਾਰਿਆ॥ਤੇਰੀਸੋਭਾਤੁਧੁਸਚੇਮੇਰੇਪਿਆਰਿਆ॥੧
੩॥ਸਲੋਕਮਃ੫॥ਮਿਤ੍ਰੁਪਿਆਰਾਨਾਨਕਜੀਮੈਛਡਿਗਵਾਇਆਰੰਗਿਕ
ਸੁੰਭੈਭੁਲੀ॥ਤਉਸਜਣਕੀਮੈਕੀਮਨਪਉਦੀਹਉਤੁਧੁਬਿਨੁਅਢੁਨਲਹਦੀ॥
੧॥ਮਃ੫॥ਸਸੁਵਿਰਾਇਣਿਨਾਨਕਜੀਉਸਸੁਰਾਵਾਦੀਜੇਠੋਪਉਪਉਲੂਹੈ
॥ਹਭੇਭਸੁਪੁਣੇਦੇਵਤਨੁਜਾਮੈਸਜਣੁਤੂਹੈ॥੨॥ਪਉੜੀ॥ਜਿਸੁਤੂ

ਵੁਠਾਚਿਤਿਤਿਸੁਦਰਦੁਨਿਵਾਰਣੋ॥ਜਿਸੁਤੂਵੁਠਾਚਿਤਿਤਿਸੁਕਦੇਨਹਾਰਣੋ॥
ਜਿਸੁਮਿਲਿਆਪੂਰਾਗੁਰੂਸੁਸਰਪਰਤਾਰਣੋ॥ਜਿਸਨੋਲਾਏਸਚਿਤਿਸੁਸਚੁਸਮ
ਾਲਣੋ॥ਜਿਸੁਆਇਆਹਥਿਨਿਧਾਨੁਸੁਰਹਿਆਭਾਲਣੋ॥ਜਿਸਨੋਇਕੋਰੰਗੁ
ਭਗਤੁਸੋਜਾਨਣੋ॥ਓਹੁਸਭਨਾਕੀਰੇਣੁਬਿਰਹੀਚਾਰਣੋ॥ਸਭਿਤੇਰੇਚੋਜਵਿਡਾ
ਣਸਭੁਤੇਰਾਕਾਰਣੋ॥੧੩॥ਸਲੋਕਮਃ੫ ॥ਉਸਤਤਿਨਿੰਦਾਨਾਨਕਜੀਮੈ
ਹਭਵੰਞਾਈਛੋੜਿਆਹਭੁਕਿਝੁਤਿਆਗੀ॥ਹਭੇਸਾਕਕੂੜਾਵੇਡਿਠੇਤਉਪ
ਲੈਤੈਡੈਲਾਗੀ॥੧॥ਮਃ੫ ॥ਫਿਰਦੀਫਿਰਦੀਨਾਨਕਜੀਉਹਉਫਾਵੀਥੀਈਬ
ਹੁਤੁਦਿਸਾਵਰਪੰਧਾ॥ਤਾਹਉਸੁਖਿਸੁਖਾਲੀਸੁਤੀਜਾਗੁਰਮਿਲਿਸਜਣੁਮੈਲ
ਧਾ॥੨॥ਪਉੜੀ॥ ॥ਸਭੇਦੁਖਸੰਤਾਪਜਾਂਤੁਧਹੁਭੁਲੀਐ॥ਜੇਕੀਚਨਿਲ
ਖਉਪਾਵਤਾਂਕਹੀਨਘੁਲੀਐ॥ਜਿਸਨੋਵਿਸਰੈਨਾਉਸੁਨਿਰਧਨੁਕਾਂਢੀਐ॥
ਜਿਸਨੋਵਿਸਰੈਨਾਉਸੁਜੋਨੀਹਾਂਢੀਐ॥ਜਿਸੁਖਸਮੁਨਆਵੈਚਿਤਿਤਿਸੁਜ
ਮੁਡੰਡੁਦੇ॥ਜਿਸੁਖਸਮੁਨਆਵੀਚਿਤਿਰੋਗੀਸੇਗਣੇ॥ਜਿਸੁਖਸਮੁਨਆਵੀ
ਚਿਤਿਸੁਖਰੋਅਹੰਕਾਰੀਆ॥ਸੋਈਦੁਹੇਲਾਜਗਿਜਿਨਿਨਾਉਵਿਸਾਰੀਆ॥
੧੪॥ਸਲੋਕਮਃ੫ ॥ਤੈਡੀਬੰਦਸਿਮੈਕੋਇਨਡਿਠਾਤੂਨਾਨਕਮਨਿਭਾਣਾ
ਘੋਲਿਘੁਮਾਈਤਿਸੁਮਿਤ੍ਰਵਿਚੋਲੇਜੈਮਿਲਿਕੰਤੁਪਛਾਣਾ॥੧॥ਮਃ੫ ॥
ਪਾਵਸੁਹਾਵੇਜਾਂਤਉਧਿਰਿਜੁਲਦੇਸੀਸੁਸੁਹਾਵਾਚਰਣੀ॥ਮੁਖੁਸੁਹਾਵਾਜਾਂਤ
ਉਜਸੁਗਾਵੈਜੀਉਪਾਇਆਤਉਸਰਣੀ॥੨॥ਪਉੜੀ॥ ॥ਮਿਲਿਨਾਰੀਸ
ਤਸੰਗਿਮੰਗਲੁਗਾਵੀਆ॥ਘਰਕਾਹੋਆਬੰਧਾਨੁਬਹੁੜਿਨਧਾਵੀਆ॥ਬਿ
ਨਠੀਦੁਰਮਤਿਦੁਰਤੁਸੋਇਕੂੜਾਵੀਆ॥ਸੀਲਵੰਤਿਪਰਧਾਨਿਰਿਦੈਸਚਾਵੀ
ਆ॥ਅੰਤਰਿਬਾਹਰਿਇਕੁਇਕਰੀਤਾਵੀਆ॥ਮਨਿਦਰਸਨਕੀਪਿਆਸਚਰ
ਣਦਾਸਾਵੀਆ॥ਸੋਭਾਬਣੀਸੀਗਾਰੁਖਸਮਿਜਾਂਰਾਵੀਆ॥ਮਿਲੀਆਆ
ਇਸੰਜੋਗਿਜਾਂਤਿਸੁਭਾਵੀਆ॥੧੫॥ਸਲੋਕਮਃ੫ ॥ਹਭਿਗੁਣਤੈਡੇ
ਨਾਨਕਜੀਉਮੈਕੂਥੀਏਮੈਨਿਰਗੁਣਤੇਕਿਆਹੋਵੈ॥ਤਉਜੇਵਡੁਦਾਤਾਰੁਨਕੋਈ

ਜਾਚਕੁਸਦਾਜਾਚੋਵੈ॥੧॥ਮਃ੫ ॥ਦੇਹਛਿਜੰਦੜੀਊਣਮਝੂਣਾਗੁਰਿਸਜਣਿਜੀਉਧ ੪੯੪
ਰਾਇਆ॥ਹਭੇਸੁਖਸੁਹੇਲੜਾਸੁਤਾਜਿਤਾਜਗੁਸਬਾਇਆ॥੨॥ਪਉੜੀ॥
ਵਡਾਤੇਰਾਦਰਬਾਰੁਸਚਾਤੁਧੁਤਖਤੁ॥ਸਿਰਿਸਾਹਾਪਾਤਿਸਾਹੁਨਿਹਚਲੁਚਉਰੁਛਤੁ॥
ਜੋਭਾਵੈਪਾਰਬ੍ਰਹਮਸੋਈਸਚੁਨਿਆਉ॥ਜੇਭਾਵੈਪਾਰਬ੍ਰਹਮਨਿਥਾਵੇਮਿਲੈਥਾ
ਉ॥ਜੋਕੀਨੀਕਰਤਾਰਿਸਾਈਭਲੀਗਲ॥ਜਿਨੀਪਛਾਤਾਖਸਮੁਸੇਦਰਗਾਹਮ
ਲ॥ਸਹੀਤੇਰਾਫੁਰਮਾਨੁਕਿਨੈਨਫੇਰੀਐ॥ਕਾਰਣਕਰਣਕਰੀਮਕੁਦਰਤਿਤੇਰੀਐ॥
੧੬॥ਸਲੋਕਮਃ੫ ॥ਸੋਇਸੁਣੰਦੜੀਮੇਰਾਤਨੁਮਨੁਮਉਲਾਨਾਮੁਜਪੰਦੜੀ
ਲਾਲੀ॥ਪੰਧਿਜੁਲੰਦੜੀਮੇਰਾਅੰਦਰੁਠੰਢਾਗੁਰਦਰਸਨੁਦੇਖਿਨਿਹਾਲੀ॥੧॥
ਮਃ੫ ॥ਹਠਮੰਝਾਹੂਮੈਮਾਣਕੁਲਧਾ॥ਮੁਲਿਨਘਿਧਾਮੈਕੂਸਤਿਗੁਰਿਦਿਤਾ॥
ਢੂੰਢਵਞਾਈਥੀਆਥਿਤਾ॥ਜਨਮੁਪਦਾਰਥੁਨਾਨਕਜਿਤਾ॥੨॥ਪਉੜੀ॥
ਜਿਸਕੈਮਸਤਕਿਕਰਮੁਹੋਇਸੋਸੇਵਾਲਾਗਾ॥ਜਿਸੁਗੁਰਮਿਲਿਕਮਲੁਪਗਾਸਿ
ਆਸੋਅਨਦਿਨੁਜਾਗਾ॥ਲਗਾਰੰਗੁਚਰਣਾਰਬਿੰਦਸਭੁਭ੍ਰਮੁਭਉਭਾਗਾ॥ਆਤਮੁ
ਜਿਤਾਗੁਰਮਤੀਆਗੰਜਤਪਾਗਾ॥ਜਿਸਹਿਧਿਆਇਆਪਾਰਬ੍ਰਹਮੁਸੋਕਲਿਮ
ਹਿਤਾਗਾ॥ਸਾਧੂਸੰਗਤਿਨਿਰਮਲਾਅਠਸਠਿਮਜਨਾਗਾ॥ਜਿਸੁਪ੍ਰਭੁਮਿਲਿਆ
ਆਪਣਾਸੋਪੁਰਖੁਸਭਾਗਾ॥ਨਾਨਕਤਿਸੁਬਲਿਹਾਰਣੈਜਿਸੁਏਵਡਭਾਗਾ॥੧੭॥
ਸਲੋਕਮਃ੫ ॥ਜਾਂਪਿਰੁਅੰਦਰਿਤਾਂਧਨਬਾਹਰਿ॥ਜਾਂਪਿਰੁਬਾਹਰਿਤਾਂਧ
ਨਮਾਹਰਿ॥ਬਿਨੁਨਾਵੈਬਹੁਫੇਰਫਿਰਾਹਰਿ॥ਸਤਿਗੁਰਿਸੰਗਿਦਿਖਾਇਆਜਾਹ
ਰਿ॥ਜਨਨਾਨਕਸਚੇਸਚਿਸਮਾਹਰਿ॥੧॥ਮਃ੫ ॥ਆਹਰਸਭਿਕਰਦਾਫਿਰੈਆ
ਹਰੁਇਕੁਨਹੋਇ॥ਨਾਨਕਜਿਤੁਆਹਰਿਜਗੁਉਧਰੈਵਿਰਲਾਬੂਝੈਕੋਇ॥੨॥
ਪਉੜੀ॥ ॥ਵਡੀਹੂਵਡਾਅਪਾਰੁਤੇਰਾਮਰਤਬਾ॥ਰੰਗਪਰੰਗਅਨੇਕਨ
ਜਾਪਨਿਕਰਤਬਾ॥ਜੀਆਅੰਦਰਿਜੀਉਸਭੁਕਿਛੁਜਾਣਲਾ॥ਸਭੁਕਿਛੁਤੇਰੈ
ਵਸਿਤੇਰਾਘਰੁਭਲਾ॥ਤੇਰੈਘਰਿਆਨੰਦੁਵਧਾਈਤੁਧੁਘਰਿ॥ਮਾਣੁਮਹਤਾਤੇ
ਜੁਆਪਣਾਆਪਿਜਰਿ॥ਸਰਬਕਲਾਭਰਪੂਰੁਦਿਸੈਜਤਕਤਾ॥ਨਾਨਕਦਾਸ

ਨਿਦਾਸੁਤੁਧੁਆਗੈਬਿਨਵੰਤਾ॥੧੮॥ਸਲੋਕਮਃ ੫ ॥ਛਤੜੇਬਾਜਾਰਸੋਹਨਿ
ਵਿਚਿਵਾਪਾਰੀਏ॥ਵਖਰੁਹਿਕੁਅਪਾਰੁਨਾਨਕਖਟੈਸੋਧਣੀ॥੧॥ਮਹਲਾ ੫ ॥ਕਬੀ
ਰਾਹਮਰਾਕੋਨਹੀਹਮਕਿਸਹੂਕੇਨਾਹਿ॥ਜਿਨਿਇਹੁਰਚਨੁਰਚਾਇਆਤਿਸਹੀਮਾਹਿਸਮਾ
ਹਿ॥੨॥ਪਉੜੀ॥ ॥ਸਫਲਿਓਬਿਰਖੁਸੁਹਾਵੜਾਹਰਿਸਫਲਅੰਮ੍ਰਿਤਾ॥ਮਨੁਲੋ
ਚੈਉਨ੍ਹਮਿਲਣਕਉਕਿਉਵੰਞੈਘਿਤਾ॥ਵਰਨਾਚਿਹਨਾਬਾਹਰਾਓਹੁਅਗਮੁਅਜਿ
ਤਾ॥ਓਹੁਪਿਆਰਾਜੀਅਕਾਜੋਖੋਲ੍ਹੈਭਿਤਾ॥ਸੇਵਾਕਰੀਤੁਸਾੜੀਆਮੈਦਸਿਹੁਮਿਤਾ॥ਕੁ
ਰਬਾਣੀਵੰਞਾਵਾਰਣੈਬਲੇਬਲਿਕਿਤਾ॥ਦਸਨਿਸੰਤਪਿਆਰਿਆਸੁਣਹੁਲਾਇ
ਚਿਤਾ॥ਜਿਸੁਲਿਖਿਆਨਾਨਕਦਾਸਤਿਸੁਨਾਉਅੰਮ੍ਰਿਤੁਸਤਿਗੁਰਿਦਿਤਾ॥੧੯॥ਸ
ਲੋਕਮਹਲਾ ੫ ॥ਕਬੀਰਧਰਤੀਸਾਧਕੀਤਸਕਰਬੈਸਹਿਗਾਹਿ॥ਧਰਤੀਭਾ
ਰਿਨਬਿਆਪਈਉਨਕਉਲਾਹੂਲਾਹਿ॥੧॥ਮਹਲਾ ੫ ॥ਕਬੀਰਚਾਵਲਕਾਰ
ਣੇਤੁਖਕਉਮੁਹਲੀਲਾਇ॥ਸੰਗਿਕੁਸੰਗੀਬੈਸਤੇਤਬਪੂਛੈਧਰਮਰਾਇ॥੨॥ਪਉੜੀ॥
॥ਆਪੇਹੀਵਡਪਰਵਾਰੁਆਪਿਇਕਾਤੀਆ॥ਆਪਣੀਕੀਮਤਿਆਪਿਆਪੇਹੀਜਾਤੀ
ਆ॥ਸਭੁਕਿਛੁਆਪੇਆਪਿਆਪਿਉਪੰਨਿਆ॥ਆਪਣਾਕੀਤਾਆਪਿਆਪਿਵਰੰ
ਨਿਆ॥ਧੰਨੁਤੇਰਾਥਾਨੁਜਿਥੈਤੂਵੁਠਾ॥ਧੰਨੁਤੇਰੇਭਗਤਜਿਨ੍ਹੀਸਚੁਤੂੰਡਿਠਾ॥ਜਿਸਨੋ
ਤੇਰੀਦਇਆਸਲਾਹੇਸੋਇਤੁਧੁ॥ਜਿਸੁਗੁਰਭੇਟੇਨਾਨਕਨਿਰਮਲਸੋਈਸੁਧੁ॥੨੦॥
ਸਲੋਕਮਃ ੫ ॥ਫਰੀਦਾਭੂਮਿਰੰਗਾਵਲੀਮੰਝਿਵਿਸੂਲਾਬਾਗੁ॥ਜੋਨਰਪੀਰਿਨਿ
ਵਾਜਿਆਤਿਨ੍ਹਾਅੰਚਨਲਾਗ॥੧॥ਮਃ ੫ ॥ਫਰੀਦਾਉਮਰਸੁਹਾਵੜੀਸੰਗਿਸੁਵੰ
ਨੜੀਦੇਹ॥ਵਿਰਲੇਕੇਈਪਾਈਅਨ੍ਹਿਜਿਨ੍ਹਾਪਿਆਰੇਨੇਹ॥੨॥ਪਉੜੀ॥ ॥ਜਪੁਤਪੁ
ਸੰਜਮੁਦਇਆਧਰਮੁ॥ਜਿਸੁਦੇਹਿਸੁਪਾਏ॥ਜਿਸੁਬੁਝਾਇਹਿਅਗਨਿਆਪਿਸੋਨਾ
ਮੁਧਿਆਏ॥ਅੰਤਰਜਾਮੀਅਗਮਪੁਰਖੁਇਕਦ੍ਰਿਸਟਿਦਿਖਾਏ॥ਸਾਧਸੰਗਤਿਕੈ
ਆਸਰੈਪ੍ਰਭਸਿਉਰੰਗੁਲਾਏ॥ਅਉਗਣਕਟਿਮੁਖੁਉਜਲਾਹਰਿਨਾਮਿਤਰਾਏ॥ਜਨਮ
ਮਰਣਭਉਕਟਿਓਨੁਫਿਰਿਜੋਨਿਨਪਾਏ॥ਅੰਧਕੂਪਤੇਕਾਢਿਅਨੁਲੜੁਆਪਿਫੜਾ
ਏ॥ਨਾਨਕਬਖਸਿਮਿਲਾਇਅਨੁਰਖੇਗਲਿਲਾਏ॥੨੧॥ਸਲੋਕਮਃ ੫

ਮੁਹਬਤਿਜਿਸੁਖੁਦਾਇਦੀਰਤਾਰੰਗਿਚਲੂਲਿ॥ਨਾਨਕਵਿਰਲੇਪਾਈਅਹਿਤਿਸੁ
ਜਨਕੀਮਨਮੂਲਿ॥੧॥ਮਃ ੫ ॥ਅੰਦਰੁਵਿਧਾਸਚਿਨਾਇਬਾਹਰਿਭੀਸਚੁਡਿਠੋਮਿ॥
ਨਾਨਕਰਵਿਆਹਭਥਾਇਵਣਿਤ੍ਰਿਣਿਤ੍ਰਿਭਵਣਿਰੋਮਿ॥੨॥ਪਉੜੀ॥ ॥ਆਪੇ
ਕੀਤੋਰਚਨੁਆਪੇਹੀਰਤਿਆ॥ਆਪੇਹੋਇਓਇਕੁਆਪੇਬਹੁਭਤਿਆ॥ਆਪੇਸਭ
ਨਾਮੰਝਿਆਪੇਬਾਹਰਾ॥ਆਪੇਜਾਣਹਿਦੂਰਿਆਪੇਹੀਜਾਹਰਾ॥ਆਪੇਹੋਵਹਿਗੁਪ
ਤੁਆਪੇਪਰਗਟੀਐ॥ਕੀਮਤਿਕਿਸੈਨਪਾਇਤੇਰੀਥਟੀਐ॥ਗਹਿਰਗੰਭੀਰੁਅਥਾਹੁ
ਅਪਾਰੁਅਗਣਤੁਤੂੰ॥ਨਾਨਕਵਰਤੈਇਕੁਇਕੋਇਕੁਤੂੰ॥੨੨॥੧॥੨॥

ਰਾਮਕਲੀਕੀਵਾਰਰਾਇਬਲਵੰਡਿਤਥਾਸਤੈਡੂਮਿਆਖੀ॥ ੴਸਤਿਗੁਰਪ੍ਰਸਾਦਿ॥
ਨਾਉਕਰਤਾਕਾਦਰੁਕਰੇਕਿਉਬੋਲੁਹੋਵੈਜੋਖੀਵਦੈ॥ਦੇਗੁਨਾਸਤਿਭੈਣਭਰਾਵਹੈਪਾਰੰਗਤਿ
ਦਾਨੁਪੜੀਵਦੈ॥ਨਾਨਕਿਰਾਜੁਚਲਾਇਆਸਚੁਕੋਟੁਸਤਾਣੀਨੀਵਦੈ॥ਲਹਣੇਧਰਿਓ
ਨੁਛਤੁਸਿਰਿਕਰਿਸਿਫਤੀਅੰਮ੍ਰਿਤੁਪੀਵਦੈ॥ਮਤਿਗੁਰਆਤਮਦੇਵਦੀਖੜਗਿਜੋ
ਰਿਪਰਾਕੁਇਜੀਅਦੈ॥ਗੁਰਿਚੇਲੇਰਹਰਾਸਿਕੀਈਨਾਨਕਿਸਲਾਮਤਿਥੀਵਦੈ॥ਸਹਿਟਿ
ਕਾਦਿਤੋਸੁਜੀਵਦੈ॥੧॥ਲਹਣੇਦੀਫੇਰਾਈਐਨਾਨਕਾਦੋਹੀਖਟੀਐ॥ਜੋਤਿਓਹਾਜੁਗ
ਤਿਸਾਇਸਹਿਕਾਇਆਫੇਰਿਪਲਟੀਐ॥ਝੁਲੈਸੁਛਤੁਨਿਰੰਜਨੀਮਲਿਤਖਤੁਬੈਠਾ
ਗੁਰਹਟੀਐ॥ਕਰਹਿਜਿਗੁਰਫੁਰਮਾਇਆਸਿਲਜੋਗੁਅਲੂਣੀਚਟੀਐ॥ਲੰਗਰੁ
ਚਲੈਗੁਰਸਬਦਿਹਰਿਤੋਟਿਨਆਵੀਖਟੀਐ॥ਖਰਚੇਦਿਤਿਖਸੰਮਦੀਆਪਖਹ
ਦੀਖੈਰਿਦਬਟੀਐ॥ਹੋਵੈਸਿਫਤਿਖਸੰਮਦੀਨੂਰੁਅਰਸਹੁਕੁਰਸਹੁਝਟੀਐ॥ਤੁਧੁ
ਡਿਠੇਸਚੇਪਾਤਿਸਾਹਮਲੁਜਨਮਜਨਮਦੀਕਟੀਐ॥ਸਚੁਜਿਗੁਰਿਫੁਰਮਾਇਆ
ਕਿਉਏਦੂਬੋਲਹੁਹਟੀਐ॥ਪੁਤ੍ਰੀਕਉਲੁਨਪਾਲਿਓਕਰਿਪੀਰਹੁਕੰਨ੍ਹਮੁਰਟੀਐ॥ਦਿ
ਲਿਖੋਟੈਆਕੀਫਿਰਨ੍ਹਿਬੰਨ੍ਹਿਭਾਰੁਉਚਾਇਨ੍ਹਿਛਟੀਐ॥ਜਿਨਿਆਖੀਸੋਈਕਰੇਜਿ
ਨਿਕੀਤੀਤਿਨੈਥਟੀਐ॥ਕਉਣੁਹਾਰੇਕਿਨਿਉਵਟੀਐ॥੨॥ਜਿਨਿਕੀਤੀਸੋਮੰਨਣ
ਕੋਸਾਲੁਜਿਵਾਹੇਸਾਲੀ॥ਧਰਮਰਾਇਹੈਦੇਵਤਾਲੈਗਲਾਕਰੇਦਲਾਲੀ॥ਸਤਿਗੁ

ਰੁਆਖੈਸਚੁਕਰੇਸਾਬਾਤਹੋਵੈਦਰਹਾਲੀ॥ਗੁਰਅੰਗਦਦੀਦੋਹੀਫਿਰੀਸਚੁਕਰਤੈਬੰ
ਧਿਬਹਾਲੀ॥ਨਾਨਕੁਕਾਇਆਪਲਟੁਕਰਿਮਲਿਤਖਤੁਬੈਠਾਸੈਡਾਲੀ॥ਦਰੁਸੇਵੇ
ਉਮਤਿਖੜੀਮਸਕਲੈਹੋਇਜੰਗਾਲੀ॥ਦਰਿਦਰਵੇਸੁਖਸੰਮਦੈਨਾਇਸਚੈਬਾਣੀ
ਲਾਲੀ॥ਬਲਵੰਡਖੀਵੀਨੇਕਜਨਜਿਸੁਬਹੁਤੀਛਾਉਪਤ੍ਰਾਲੀ॥ਲੰਗਰਿਦਉਲਤਿ
ਵੰਡੀਐਰਸੁਅੰਮ੍ਰਿਤੁਖੀਰਿਘਿਆਲੀ॥ਗੁਰਸਿਖਾਕੇਮੁਖਉਜਲੇਮਨਮੁਖਥੀਏਪ
ਰਾਲੀ॥ਪਏਕਬੂਲੁਖਸੰਮਨਾਲਿਜਾਂਘਾਲਮਰਦੀਘਾਲੀ॥ਮਾਤਾਖੀਵੀਸਹੁਸੋਇ
ਜਿਨਿਗੋਇਉਠਾਲੀ॥੩॥ਹੋਰਿਂਓਗੰਗਵਹਾਈਐਦੁਨਿਆਈਆਖੈਕਿਕਿਓਨੁ॥
ਨਾਨਕਈਸਰਿਜਗਨਾਥਿਉਚਹਦੀਵੈਣੁਵਿਰਿਕਿਓਨੁ॥ਮਾਧਾਣਾਪਰਬਤੁਕਰਿਨੇ
ਤ੍ਰਿਬਾਸਕੁਸਬਦਿਰਿੜਕਿਓਨੁ॥ਚਉਦਹਰਤਨਨਿਕਾਲਿਅਨੁਕਰਿਆਵਾਗਉਣੁ
ਚਿਲਕਿਓਨੁ॥ਕੁਦਰਤਿਅਹਿਵੇਖਾਲੀਅਨੁਜਿਣਿਐਵਡਪਿਡਠਿਣਕਿਓਨੁ॥
ਲਹਣੇਧਰਿਓਨੁਛਤ੍ਰੁਸਿਰਿਅਸਮਾਨਿਕਿਆੜਾਛਿਕਿਓਨੁ॥ਜੋਤਿਸਮਾਣੀਜੋਤਿ
ਮਾਹਿਆਪੁਆਪੈਸੇਤੀਮਿਕਿਓਨੁ॥ਸਿਖਾਂਪੁਤ੍ਰਾਂਘੋਖਿਕੈਸਭਉਮਤਿਵੇਖਹੁਜਿਕਿ
ਓਨੁ॥ਜਾਂਸੁਧੋਸੁਤਾਂਲਹਣਾਟਿਕਿਓਨੁ॥੪॥ਫੇਰਿਵਸਾਇਆਫੇਰੁਆਣਿਸਤਿ
ਗੁਰਿਖਾਡੂਰੁ॥ਜਪੁਤਪੁਸੰਜਮੁਨਾਲਿਤੁਧੁਹੋਰੁਮੁਚੁਗਰੂਰੁ॥ਲਬੁਵਿਣਾਹੇਮਾਣਸਾਜਿ
ਉਪਾਣੀਬੂਰੁ॥ਵਰ੍ਹਿਐਦਰਗਹਗੁਰੂਕੀਕੁਦਰਤੀਨੂਰੁ॥ਜਿਤੁਸੁਹਾਥਨਲਭਈਤੂੰਓ
ਹੁਠਰੂਰੁ॥ਨਉਨਿਧਿਨਾਮੁਨਿਧਾਨੁਹੈਤੁਧੁਵਿਚਿਭਰਪੂਰੁ॥ਨਿੰਦਾਤੇਰੀਜੋਕਰੇਸੋਵੰਞੈਚੂਰੁ॥
ਨੇੜੈਦਿਸੈਮਾਤਲੋਕਤੁਧੁਸੁਝੈਦੂਰੁ॥ਫੇਰਿਵਸਾਇਆਫੇਰੁਆਣਿਸਤਿਗੁਰਿਖਾਡੂ
ਰੁ॥੫॥ਸੋਟਿਕਾਸੋਬੈਹਣਾਸੋਈਦੀਬਾਣੁ॥ਪੀਯੂਦਾਦੇਜੇਵਿਹਾਪੋਤਾਪਰਵਾਣੁ॥ਜਿਨਿ
ਬਾਸਕੁਨੇਤ੍ਰੈਘਤਿਆਕਰਿਨੇਹੀਤਾਣੁ॥ਜਿਨਿਸਮੁੰਦੁਵਿਰੋਲਿਆਕਰਿਮੇਰੁਮਧਾਣੁ
॥ਚਉਦਹਰਤਨਨਿਕਾਲਿਅਨੁਕੀਤੋਨੁਚਾਨਾਣੁ॥ਘੋੜਾਕੀਤੋਸਹਜਦਾਜਤੁਕੀਓਪਲਾ
ਣੁ॥ਧਣਖੁਚੜਾਇਓਸਤਦਾਜਸਹੰਦਾਬਾਣੁ॥ਕਲਿਵਿਚਿਧੂਅੰਧਾਰੁਸਾਚੜ੍ਹਿ
ਆਰੈਭਾਣੁ॥ਸਤਹੁਖੇਤੁਜਮਾਇਓਸਤਹੁਛਾਵਾਣੁ॥ਨਿਤਰਸੋਈਤੇਰੀਐਘਿਉਮੈ
ਦਾਖਾਣੁ॥ਚਾਰੇਕੁੰਡਾਂਸੁਝੀਓਸੁਮਨਮਹਿਸਬਦੁਪਰਵਾਣੁ॥ਆਵਾਗਉਣੁਨਿਵਾ

ਰਿਓਕਰਿਨਦਰਿਨੀਸਾਣੁ॥ਅਉਤਰਿਆਅਉਤਾਰੁਲੈਸੋਪੁਰਖੁਸੁਜਾਣੁ॥ਝਖ
ੜਿਵਾਉਨਡੋਲਈਪਰਬਤੁਮੇਰਾਣੁ॥ਜਾਣੈਬਿਰਥਾਜੀਅਕੀਜਾਣੀਹੂਜਾਣੁ॥ਕਿ
ਆਸਾਲਾਹੀਸਚੇਪਾਤਿਸਾਹਜਾਂਤੂਸੁਘੜੁਸੁਜਾਣੁ॥ਦਾਨੁਜਿਸਤਿਗੁਰਭਾਵਸੀਸੋ
ਸਤੇਦਾਣੁ॥ਨਾਨਕਹੰਦਾਛਤ੍ਰੁਸਿਰਿਉਮਤਿਹੈਰਾਣੁ॥ਸੋਟਿਕਾਸੋਬੈਹਣਾਸੋਈਦੀਬ
ਾਣੁ॥ਪਿਯੂਦਾਦੇਜੇਵਿਹਾਪੋਤ੍ਰਾਪਰਵਾਣੁ॥੬॥ਧੰਨੁਧੰਨੁਰਾਮਦਾਸਗੁਰੁ॥ਜਿਨਿਸਿ
ਰਿਆਤਿਨੈਸਵਾਰਿਆ॥ਪੂਰੀਹੋਈਕਰਾਮਾਤਿਆਪਿਸਿਰਜਣਹਾਰੈਧਾਰਿਆ॥
ਸਿਖੀਅਤੈਸੰਗਤੀਪਾਰਬ੍ਰਹਮੁਕਰਿਨਮਸਕਾਰਿਆ॥ਅਟਲੁਅਥਾਹੁਅਤੋਲੁ
ਤੂਤੇਰਾਅੰਤੁਨਪਾਰਾਵਾਰਿਆ॥ਜਿਨੀਤੂੰਸੇਵਿਆਭਾਉਕਰਿਸੇਤੁਧੁਪਾਰਿਉਤਾ
ਰਿਆ॥ਲਬੁਲੋਭੁਕਾਮੁਕ੍ਰੋਧੁਮੋਹੁਮਾਰਿਕਢੇਤੁਧੁਸਪਰਵਾਰਿਆ॥ਧੰਨੁਸੁਤੇਰਾ
ਥਾਨੁਹੈਸਚੁਤੇਰਾਪੈਸਕਾਰਿਆ॥ਨਾਨਕੁਤੂਲਹਣਾਤੂਹੈਗੁਰੁਅਮਰੁਤੂਵੀਚਾਰਿਆ॥
ਗੁਰੁਡਿਠਾਤਾਂਮਨੁਸਾਧਾਰਿਆ॥੭॥ਚਾਰੇਜਾਗੇਚਹੁਜੁਗੀਪੰਚਾਇਣੁਆਪੇਹੋਆ॥
ਆਪੀਨੈਆਪੁਸਾਜਿਓਨੁਆਪੇਹੀਥੰਮ੍ਹਿਖਲੋਆ॥ਆਪੇਪਟੀਕਲਮਆਪਿਆ
ਪਿਲਿਖਣਹਾਰਾਹੋਆ॥ਸਭਉਮਤਿਆਵਣਜਾਵਣੀਆਪੇਹੀਨਵਾਨਿਰੋਆ॥
ਤਖਤਿਬੈਠਾਅਰਜਨਗੁਰੂਸਤਿਗੁਰਕਾਖਿਵੈਚੰਦੋਆ॥ਉਗਵਣਹੁਤੈਆਥਵਣਹੁ
ਚਹੁਚਕੀਕੀਅਨੁਲੋਆ॥ਜਿਨੀਗੁਰੂਨਸੇਵਿਓਮਨਮੁਖਾਪਇਆਮੋਆ॥ਦੂਣੀ
ਚਉਣੀਕਰਾਮਾਤਿਸਚੇਕਾਸਚਾਢੋਆ॥ਚਾਰੇਜਾਗੇਚਹੁਜੁਗੀਪੰਚਾਇਣੁਆਪੇਹੋ
ਆ॥੮॥੧॥

ਰਾਮਕਲੀਬਾਣੀਭਗਤਾਕੀਕਬੀਰਜੀਉ॥ ੴਸਤਿਗੁਰਪ੍ਰਸਾਦਿ॥

ਕਾਇਆਕਲਾਲਨਿਲਾਹਨਿਮੇਲਉਗੁਰਕਾਸਬਦੁਗੁੜੁਕੀਨੁਰੇ॥ਤ੍ਰਿਸਨਾਕਾਮੁਕ੍ਰੋਧੁਮਦ
ਮਤਸਰਕਾਟਿਕਾਟਿਕਸੁਦੀਨੁਰੇ॥੧॥ਕੋਈਹੈਰੇਸੰਤੁਸਹਜਸੁਖਅੰਤਰਿਜਾਕਉਜਪੁਤਪੁ
ਦੇਉਦਲਾਲੀਰੇ॥ਏਕਬੂੰਦਭਰਿਤਨੁਮਨੁਦੇਵਉਜੋਮਦੁਦੇਇਕਲਾਲੀਰੇ॥੧॥ਰਹਾਉ॥
ਭਵਨਚਤੁਰਦਸਭਾਠੀਕੀਨੀਬ੍ਰਹਮਅਗਨਿਤਨਿਜਾਰੀਰੇ॥ਮੁਦ੍ਰਾਮਦਕਸਹਜਧੁਨਿਲਾ

ਗੀਸੁਖਮਨਪੋਚਨਹਾਰੀਰੇ॥੩॥ਤੀਰਥਬਰਤਨੇਮਸੁਚਿਸੰਜਮਰਵਿਸਸਿਗਹਨੈਦੇਉਰੇ॥
ਸੁਰਤਿਪਿਆਲਸੁਧਾਰਸੁਅੰਮ੍ਰਿਤੁਏਹੁਮਹਾਰਸੁਪੇਉਰੇ॥੪॥ਨਿਝਰਧਾਰਚੁਐਅਤਿ
ਨਿਰਮਲਇਹਰਸਿਮਨੂਆਰਾਤੋਰੇ॥ਕਹਿਕਬੀਰਸਗਲੇਮਦਛੂਛੇਇਹੈਮਹਾਰਸੁਸਾ
ਚੋਰੇ॥੫॥੧॥ ਗੁੜੁਕਰਿਗਿਆਨੁਧਿਆਨੁਕਰਿਮਹੂਆਭਉਭਾਠੀਮਨਧਾ
ਰਾ॥ਸੁਖਮਨਨਾਰੀਸਹਜਸਮਾਨੀਪੀਵੈਪੀਵਨਹਾਰਾ॥੧॥ਅਉਧੂਮੇਰਾਮਨੁਮਤਵਾ
ਰਾ॥ਉਨਮਦਚਢਾਮਦਨਰਸੁਚਾਖਿਆਤ੍ਰਿਭਵਨਭਇਆਉਜਿਆਰਾ॥੧॥ਰਹਾਉ॥ਦੁ
ਇਪੁਰਜੋਰਿਰਸਾਈਭਾਠੀਪੀਉਮਹਾਰਸੁਭਾਰੀ॥ਕਾਮੁਕ੍ਰੋਧੁਦੁਇਕੀਏਜਲੇਤਾਛੂਟਿ
ਗਈਸੰਸਾਰੀ॥੨॥ਪ੍ਰਗਟਪ੍ਰਗਾਸਗਿਆਨਗੁਰਗੰਮਿਤਸਤਿਗੁਰਤੇਸੁਧਿਪਾਈ॥ਦਾ
ਸੁਕਬੀਰੁਤਾਸੁਮਦਮਾਤਾਉਚਕਿਨਕਬਹੂਜਾਈ॥੩॥੨॥ ਤੂੰਮੇਰੋਮੇਰੁਪ
ਰਬਤੁਸੁਆਮੀਓਟਗਹੀਮੈਤੇਰੀ॥ਨਾਤੁਮਡੋਲਹੁਨਾਹਮਗਿਰਤੇਰਖਿਲੀਨੀਹਰਿਮੇਰੀ
॥੧॥ਅਬਤਬਜਬਕਬਤੁਹੀਤੁਹੀ॥ਹਮਤੁਅਪਰਸਾਦਿਸੁਖੀਸਦਹੀ॥੧॥ਰਹਾਉ॥
ਤੋਰੇਭਰੋਸੇਮਗਹਰਬਸਿਓਮੇਰੇਤਨਕੀਤਪਤਿਬੁਝਾਈ॥ਪਹਿਲੇਦਰਸਨੁਮਗਹਰਪਾ
ਇਓਫੁਨਿਕਾਸੀਬਸੇਆਈ॥੨॥ਜੈਸਾਮਗਹਰੁਤੈਸੀਕਾਸੀਹਮਏਕੈਕਰਿਜਾਨੀ॥
ਹਮਨਿਰਧਨਜਿਉਇਹੁਧਨੁਪਾਇਆਮਰਤੇਫੂਟਿਗੁਮਾਨੀ॥੩॥ਕਰੈਗੁਮਾਨੁਚੁਭ
ਹਿਤਿਸੁਸੂਲਾਕੋਕਾਢਨਕਉਨਾਹੀ॥ਅਜੈਸੁਚੋਭਕਉਬਿਲਲਬਿਲਾਤੇਨਰਕੇ
ਪਚਪਚਾਹੀ॥੪॥ਕਵਨੁਨਰਕੁਕਿਆਸੁਰਗੁਬਿਚਾਰਾਸੰਤਨਦੋਊਰਾਦੇ॥ਹਮਕਾਹੂਕੀ
ਕਾਣਿਨਕਢਤੇਅਪਨੇਗੁਰਪਰਸਾਦੇ॥੫॥ਅਬਤਉਜਾਇਚਢੇਸਿੰਘਾਸਨਿਮਿਲੇ
ਹੈਸਾਰਿੰਗਪਾਨੀ॥ਰਾਮਕਬੀਰਾਏਕਭਏਹੈਕੋਇਨਸਕੈਪਛਾਨੀ॥੬॥੩॥
ਸੰਤਾਮਾਨਉਦੂਤਾਡਾਨਉਇਹਕੁਟਵਾਰੀਮੇਰੀ॥ਦਿਵਸਰੈਨਿਤੇਰੇਪਾਉਪਲੋਸਉਕੇਸ
ਚਵਰਕਰਿਫੇਰੀ॥੧॥ਹਮਕੂਕਰਤੇਰੇਦਰਬਾਰਿ॥ਭਉਕਹਿਆਗੈਬਦਨੁਪਸਾਰਿ
॥੧॥ਰਹਾਉ॥ਪੂਰਬਜਨਮਹਮਤੁਮ੍ਹਰੇਸੇਵਕਅਬਤਉਮਿਟਿਆਨਜਾਈ॥ਤੇਰੇਦੁ
ਆਰੈਧੁਨਿਸਹਜਕੀਮਾਥੈਮੇਰੇਦਗਾਈ॥੨॥ਦਾਗੇਹੋਹਿਸੁਰਨਮਹਿਜੂਝਹਿਬਿਨੁਦਾ
ਗੇਭਗਿਜਾਈ॥ਸਾਧੂਹੋਇਸੁਭਗਤਿਪਛਾਨੈਹਰਿਲਏਖਜਾਨੈਪਾਈ॥੩॥ਕੋਠਰੇਮ

ਹਿਕੋਠਰੀਪਰਮਕੋਠੀਬੀਚਾਰਿ॥ਗੁਰਿਦੀਨੀਬਸਤੁਕਬੀਰਕਉਲੇਵਹੁਬਸਤੁਸਮ੍ਹਾ
ਰਿ॥੪॥ਕਬੀਰਿਦੀਈਸੰਸਾਰਕਉਲੀਨੀਜਿਸੁਮਸਤਕਿਭਾਗੁ॥ਅੰਮ੍ਰਿਤਰਸੁਜਿਨਿਪਿ
ਇਆਥਿਰੁਤਾਕਾਸੋਹਾਗੁ॥੫॥੪॥ ਜਿਹਮੁਖਬੇਦੁਗਾਇਤ੍ਰੀਨਿਕਸੈਸੋ
ਕਿਉਬ੍ਰਹਮਨੁਬਿਸਰੁਕਰੈ॥ਜਾਕੈਪਾਇਜਗਤੁਸਭੁਲਾਗੈਸੋਕਿਉਪੰਡਿਤੁਹਰਿਨਕਹੈ
॥੧॥ਕਾਹੇਮੇਰੇਬਾਮ੍ਹਨਹਰਿਨਕਹਹਿ॥ਰਾਮੁਨਬੋਲਹਿਪਾਡੇਦੋਜਕੁਭਰਹਿ॥੧॥ਰਹਾ
ਉ॥ਆਪਨਊਚਨੀਚਘਰਿਭੋਜਨੁਹਠੇਕਰਮਕਰਿਉਦਰੁਭਰਹਿ॥ਚਉਦਸਅਮਾਵ
ਸਰਚਿਰਚਿਮਾਂਗਹਿਕਰਦੀਪਕੁਲੈਕੂਪਿਪਰਹਿ॥੨॥ਤੂੰਬ੍ਰਹਮਨੁਮੈਕਾਸੀਕਜੁਲਹਾ
ਮੁਹਿਤੋਹਿਬਰਾਬਰੀਕੈਸੇਕੈਬਨਹਿ॥ਹਮਰੇਰਾਮਨਾਮਕਹਿਉਬਰੇਬੇਦਭਰੋਸੇਪਾਂਡੇਡੂਬਿ
ਮਰਹਿ॥੩॥੫॥ ਤਰਵਰੁਏਕੁਅਨੰਤਡਾਰਸਾਖਾਪੁਹਪਪਤ੍ਰਰਸਭਰੀਆ
॥ਇਹਅੰਮ੍ਰਿਤਕੀਬਾੜੀਹੈਰੇਤਿਨਿਹਰਿਪੂਰੈਕਰੀਆ॥੧॥ਜਾਨੀਜਾਨੀਰੇਰਾਜਾਰਾਮ
ਕੀਕਹਾਨੀ॥ਅੰਤਰਿਜੋਤਿਰਾਮਪਰਗਾਸਾਗੁਰਮੁਖਿਬਿਰਲੈਜਾਨੀ॥੧॥ਰਹਾਉ॥ਭ
ਵਰੁਏਕੁਪੁਹਪਰਸਬੀਧਾਬਾਰਹਲੇਉਰਧਰਿਆ॥ਸੋਰਹਮਧੇਪਵਨੁਝਕੋਰਿਆਆ
ਕਾਸੇਫਰੁਫਰਿਆ॥੨॥ਸਹਜਸੁੰਨਿਇਕੁਬਿਰਵਾਉਪਜਿਆਧਰਤੀਜਲਹਰੁਸੋ
ਖਿਆ॥ਕਹਿਕਬੀਰਹਉਤਾਕਾਸੇਵਕੁਜਿਨਿਇਹੁਬਿਰਵਾਦੇਖਿਆ॥੩॥੬॥
ਮੁੰਦ੍ਰਾਮੋਨਿਦਇਆਕਰਿਝੋਲੀਪਤ੍ਰਕਾਕਰਹੁਬੀਚਾਰੁਰੇ॥ਖਿੰਥਾਇਹੁਤਨੁ
ਸੀਅਉਅਪਨਾਨਾਮੁਕਰਉਆਧਾਰੁਰੇ॥੧॥ਐਸਾਜੋਗੁਕਮਾਵਹੁਜੋਗੀ॥ਜਪਤ
ਪਸੰਜਮੁਗੁਰਮੁਖਿਭੋਗੀ॥੧॥ਰਹਾਉ॥ਬੁਧਿਬਿਭੂਤਿਚਢਾਵਉਅਪੁਨੀਸਿੰਗੀ
ਸੁਰਤਿਮਿਲਾਈ॥ਕਰਿਬੈਰਾਗੁਫਿਰਉਤਨਿਨਗਰੀਮਨਕੀਕਿੰਗੁਰੀਬਜਾਈ॥੨॥
ਪੰਚਤਤੁਲੈਹਿਰਦੈਰਾਖਹੁਰਹੈਨਿਰਾਲਮਤਾੜੀ॥ਕਹਤੁਕਬੀਰੁਸੁਨਹੁਰੇਸੰਤਹੁਧਰਮੁ
ਦਇਆਕਰਿਬਾੜੀ॥੩॥੭॥ ਕਵਨਕਾਜਸਿਰਜੇਜਗਭੀਤਰਿਜਨਮਿਕ
ਵਨਫਲੁਪਾਇਆ॥ਭਵਨਿਧਿਤਰਨਤਾਰਨਚਿੰਤਾਮਨਿਇਕਨਿਮਖਨਇਹੁਮਨੁ
ਲਾਇਆ॥੧॥ਗੋਬਿੰਦਹਮਐਸੇਅਪਰਾਧੀ॥ਜਿਨਿਪ੍ਰਭਿਜੀਉਪਿੰਡੁਥਾਦੀਆ
ਤਿਸਕੀਭਾਉਭਗਤਿਨਹੀਸਾਧੀ॥੧॥ਰਹਾਉ॥ਪਰਧਨਪਰਤਨਪਰਤੀਨਿੰਦਾਪਰ

ਅਪਬਾਦੁਨਛੂਟੈ॥ਆਵਾਗਵਨੁਹੋਤੁਹੈਫੁਨਿਫੁਨਿਇਹੁਪਰਸੰਗੁਨਤੂਟੈ॥੨॥ਜਿਹ
ਘਰਕਥਾਹੋਤਹਰਿਸੰਤਨਇਕਨਿਮਖਨਕੀਨੋਮੈਫੇਰਾ॥ਲੰਪਟਚੋਰਦੂਤਮਤਵਾਰੇਤਿਨ
ਸੰਗਿਸਦਾਬਸੇਰਾ॥੩॥ਕਾਮਕ੍ਰੋਧਮਾਇਆਮਦਮਤਸਰਏਸੰਪੈਮੋਮਾਹੀ॥ਦਇਆ
ਧਰਮੁਅਰੁਗੁਰਕੀਸੇਵਾਏਸੁਪਨੰਤਰਿਨਾਹੀ॥੪॥ਦੀਨਦਇਆਲਕ੍ਰਿਪਾਲਦਮੋਦ
ਰਭਗਤਿਬਛਲਭੈਹਾਰੀ॥ਕਹਤਕਬੀਰਭੀਰਜਨਰਾਖਹੁਹਰਿਸੇਵਾਕਰਉਤੁਮਾਰੀ
॥੫॥੮॥ ਜਿਹਸਿਮਰਨਿਹੋਇਮੁਕਤਿਦੁਆਰੁ॥ਜਾਹਿਬੈਕੁੰਠਿਨਹੀਸੰਸ
ਾਰਿ॥ਨਿਰਭਉਕੈਘਰਿਬਜਾਵਹਿਤੂਰ॥ਅਨਹਦਬਜਹਿਸਦਾਭਰਪੂਰ॥੧॥ਐਸ
ਾਸਿਮਰਨੁਕਰਿਮਨਮਾਹਿ॥ਬਿਨੁਸਿਮਰਨਮੁਕਤਿਕਤਨਾਹਿ॥੧॥ਰਹਾਉ॥ਜਿਹ
ਸਿਮਰਨਨਾਹੀਨਨਕਾਰੁ॥ਮੁਕਤਿਕਰੈਉਤਰੈਬਹੁਭਾਰੁ॥ਨਮਸਕਾਰੁਕਰਿਹਿਰਦੈਮ
ਾਹਿ॥ਫਿਰਿਫਿਰਿਤੇਰਾਆਵਨੁਨਾਹਿ॥੨॥ਜਿਹਸਿਮਰਨਿਕਰਹਿਤੂਕੇਲ॥ਦੀਪ
ਕੁਬਾਂਧਿਧਰਿਓਬਿਨੁਤੇਲ॥ਸੋਦੀਪਕੁਅਮਰਕੁਸੰਸਾਰਿ॥ਕਾਮਕ੍ਰੋਧਬਿਖੁਕ
ਾਢੀਲੇਮਾਰਿ॥੩॥ਜਿਹਸਿਮਰਨਿਤੇਰੀਗਤਿਹੋਇ॥ਸੋਸਿਮਰਨੁਰਖੁਕੰਠਿਪਰੋਇ॥
ਸੋਸਿਮਰਨੁਕਰਿਨਹੀਰਾਖੁਉਤਾਰਿ॥ਗੁਰਪਰਸਾਦੀਉਤਰਹਿਪਾਰਿ॥੪॥ਜਿਹਸਿਮ
ਰਨਿਨਾਹੀਤੁਹਿਕਾਨਿ॥ਮੰਦਰਿਸੋਵਹਿਪਟੰਬਰਤਾਨਿ॥ਸੇਜਸੁਖਾਲੀਬਿਗਸੈਜੀਉ॥
ਸੋਸਿਮਰਨੁਤੂਅਨਦਿਨੁਪੀਉ॥੫॥ਜਿਹਸਿਮਰਨਤੇਰੀਜਾਇਬਲਾਇ॥ਜਿਹਸਿ
ਮਰਨਤੁਝੁਪੋਹੈਨਮਾਇ॥ਸਿਮਰਿਸਿਮਰਿਹਰਿਹਰਿਮਨਿਗਾਈਐ॥ਇਹੁਸਿਮਰ
ਨੁਸਤਿਗੁਰਤੇਪਾਈਐ॥੬॥ਸਦਾਸਦਾਸਿਮਰਿਦਿਨੁਰਾਤਿ॥ਊਠਤਬੈਠਤਸਾਸਿ
ਗਿਰਾਸਿ॥ਜਾਗੁਸੋਇਸਿਮਰਨਰਸਭੋਗ॥ਹਰਿਸਿਮਰਨੁਪਾਈਐਸੰਜੋਗ॥੭॥
ਜਿਹਸਿਮਰਨਨਾਹੀਤੁਝੁਭਾਰ॥ਸੋਸਿਮਰਨੁਰਾਮਨਾਮਅਧਾਰੁ॥ਕਹਿਕਬੀਰਜਾਕ
ਾਨਹੀਅੰਤੁ॥ਤਿਸਕੇਆਗੇਤੰਤੁਨਮੰਤੁ॥੮॥੯॥

ਰਾਮਕਲੀਘਰੁ੨ ਬਾਣੀਕਬੀਰਜੀਕੀ॥ ੧ੴਸਤਿਗੁਰਪ੍ਰਸਾਦਿ॥

ਬੰਧਚਿਬੰਧਨੁਪਾਇਆ॥ਮੁਕਤੈਗੁਰਿਅਨਲੁਬੁਝਾਇਆ॥ਜਬਨਖਸਿਖਇਹੁ
ਮਨੁਚੀਨ੍ਹਾ॥ਤਬਅੰਤਰਿਮਜਨੁਕੀਨਾ॥੧॥ਪਵਨਪਤਿਉਨਮਨਿਰਹਨੁਖਰਾ॥ਨਹੀ

ਮਿਰਤੁਨਜਨਮੁਜਰਾ॥੧॥ਰਹਾਉ॥ਉਲਟੀਲੇਸਕਤਿਸਹਾਰੰ॥ਪੈਸੀਲੇਗਗਨਮ
ਝਾਰੰ॥ਬੇਧੀਅਲੇਚਕ੍ਰਭੁਅੰਗਾ॥ਭੇਟੀਅਲੇਰਾਇਨਿਸੰਗਾ॥੨॥ਚੂਕੀਅਲੇਮੋਹ
ਮਾਇਆਸਾ॥ਸਸਿਕੀਨੋਸੂਰਗਿਰਾਸਾ॥ਜਬਕੁੰਭਕੁਭਰਿਪੁਰਿਲੀਣਾ॥ਤਹਬਾ
ਜੇਅਨਹਦਬੀਣਾ॥੩॥ਬਕਤੈਬਕਿਸਬਦੁਸੁਨਾਇਆ॥ਸੁਨਤੈਸੁਨਿਮੰਨਿਬ
ਸਾਇਆ॥ਕਰਿਕਰਤਾਉਤਰਸਿਪਾਰੰ॥ਕਹੈਕਬੀਰਾਸਾਰੰ॥੪॥੧॥੧੦॥
ਚੰਦੁਸੂਰਜੁਦੁਇਜੋਤਿਸਰੂਪੁ॥ਜੋਤੀਅੰਤਰਿਬ੍ਰਹਮੁਅਨੂਪੁ॥੧॥ਕਰੁਰੇਗਿਆਨੀ
ਬ੍ਰਹਮਬੀਚਾਰੁ॥ਜੋਤੀਅੰਤਰਿਧਰਿਆਪਸਾਰੁ॥੧॥ਰਹਾਉ॥ਹੀਰਾਦੇਖਿਹੀਰੇਕਰ
ਉਆਦੇਸੁ॥ਕਹੈਕਬੀਰਨਿਰੰਜਨਅਲੇਖੁ॥੨॥੨॥੧੧॥ ਦੁਨੀਆਹੁਸ
ਆਰਬੇਦਾਰਜਾਗਤਮੁਸੀਅਤਹਉਰੇਭਾਈ॥ਨਿਗਮਹੁਸੀਆਰਪਹਰੂਆਦੇਖਤ
ਜਮੁਲੇਜਾਈ॥੧॥ਰਹਾਉ॥ਨੀਬੁਭਇਓਆਂਬੁਆਂਬੁਭਇਓਨੀਬਾਕੇਲਾਪਕ
ਾਝਾਰਿ॥ਨਾਲੀਏਰਫਲੁਸੇਬਰਿਪਾਕਾਮੂਰਖਮੁਗਧਗਵਾਰ॥੧॥ਹਰਿਭਇਓਖੰ
ਡੁਰੇਤੁਮਹਿਬਿਖਰਿਓਹਸਤੀਚੁਨਿਓਨਜਾਈ॥ਕਹਿਕਮੀਰਕੁਲਜਾਤਿਪਾਂਤਿਤਜਿ
ਚੀਟੀਹੋਇਚੁਨਿਖਾਈ॥੨॥੩॥੧੨॥

ਬਾਣੀਨਾਮਦੇਉਜੀਰਾਮਕਲੀ॥ ਘਰੁ੧ ੧ੴਸਤਿਗੁਰਪ੍ਰਸਾਦਿ॥

ਆਨੀਲੇਕਾਗਦੁਕਾਟੀਲੇਗੂਡੀਆਕਾਸਮਧੇਭਰਮੀਅਲੇ॥ਪੰਚਜਨਾਸਿਉਬਾਤ
ਬਤਊਆਚੀਤੁਸੁਡੋਰੀਰਾਖੀਅਲੇ॥੧॥ਮਨੁਰਾਮਨਾਮਾਬੇਧੀਅਲੇ॥ਜੈਸੇਕਨਿਕ
ਕਲਾਚਿਤੁਮਾਂਡੀਅਲੇ॥੧॥ਰਹਾਉ॥ਆਨੀਲੇਕੁੰਭੁਭਰਾਈਲੇਊਦਕਰਾਜਕ
ੁਆਰਿਪੁਰੰਦਰੀਏ॥ਹਸਤਬਿਨੋਦਬੀਚਾਰਕਰਤੀਹੈਚੀਤੁਸੁਗਾਗਰਿਰਾਖੀਅ
ਲੇ॥੨॥ਮੰਦਰੁਏਕੁਦੁਆਰਦਸਜਾਕੇਗਊਚਰਾਵਨਛਾਡੀਅਲੇ॥ਪਾਂਚਕੋਸ
ਪਰਗਊਚਰਾਵਤਚੀਤੁਸੁਬਛਰਾਰਾਖੀਅਲੇ॥੩॥ਕਹਤਨਾਮਦੇਉਸੁਨਹੁਤਿ
ਲੋਚਨਬਾਲਕੁਪਾਲਨਪਉਢੀਅਲੇ॥ਅੰਤਰਿਬਾਹਰਿਕਾਜਬਿਰੂਧੀਚੀ
ਤੁਸੁਬਾਰਿਕਰਾਖੀਅਲੇ॥੪॥੧॥ ਬੇਦਪੁਰਾਨਸਾਸਤ੍ਰਆਨੰਤਾਗੀਤ
ਕਬਿਤਨਗਾਵਉਗੋ॥ਅਖੰਡਮੰਡਲਨਿਰੰਕਾਰਮਹਿਅਨਹਦਬੇਨੁਬਜਾਵਉਗੋ

॥੧॥ ਮੈ ਬੈਰਾਗੀ ਰਾਮਹਿ ਗਾਵਉਗੋ ॥ ਸਬਦਿ ਅਤੀਤ ਅਨਾਹਦਿ ਰਾਤਾ ਆਕੁਲ ਕੈ ਘਰਿ ਜਾਉਗੋ ॥੧॥ ਰਹਾਉ ॥ ਇੜਾ ਪਿੰਗੁਲਾ ਅਉਰ ਸੁਖਮਨਾ ਪਉਨੈ ਬੰਧਿ ਰਹਾਉਗੋ ॥ ਚੰਦੁ ਸੂਰਜੁ ਦੁਇ ਸਮ ਕਰਿ ਰਾਖਉ ਬ੍ਰਹਮ ਜੋਤਿ ਮਿਲਿ ਜਾਉਗੋ ॥੨॥ ਤੀਰਥ ਦੇਖਿ ਨ ਜਲ ਮਹਿ ਪੈਸਉ ਜੀਅ ਜੰਤ ਨ ਸਤਾਵਉਗੋ ॥ ਅਠਸਠਿ ਤੀਰਥ ਗੁਰੂ ਦਿਖਾਏ ਘਟ ਹੀ ਭੀਤਰਿ ਨਾਉਗੋ ॥੩॥ ਪੰਚ ਸਹਾਈ ਜਨ ਕੀ ਸੋਭਾ ਭਲੋ ਭਲੋ ਨ ਕਹਾਵਉਗੋ ॥ ਨਾਮਾ ਕਹੈ ਚਿਤੁ ਹਰਿ ਸਿਉ ਰਾਤਾ ਸੁੰਨ ਸਮਾਧਿ ਸਮਾਉਗੋ ॥੪॥੨॥ ਮਾਇ ਨ ਹੋਤੀ ਬਾਪੁ ਨ ਹੋਤਾ ਕਰਮੁ ਨ ਹੋਤੀ ਕਾਇਆ ॥ ਹਮ ਨਹੀ ਹੋਤੇ ਤੁਮ ਨਹੀ ਹੋਤੇ ਕਵਨੁ ਕਹਾਂ ਤੇ ਆਇਆ ॥੧॥ ਰਾਮ ਕੋਇ ਨ ਕਿਸ ਹੀ ਕੇਰਾ ॥ ਜੈਸੇ ਤਰਵਰਿ ਪੰਖਿ ਬਸੇਰਾ ॥੧॥ ਰਹਾਉ ॥ ਚੰਦੁ ਨ ਹੋਤਾ ਸੂਰੁ ਨ ਹੋਤਾ ਪਾਨੀ ਪਵਨੁ ਮਿਲਾਇਆ ॥ ਸਾਸਤੁ ਨ ਹੋਤਾ ਬੇਦੁ ਨ ਹੋਤਾ ਕਰਮੁ ਕਹਾਂ ਤੇ ਆਇਆ ॥੨॥ ਖੇਚਰ ਭੂਚਰ ਤੁਲਸੀ ਮਾਲਾ ਗੁਰ ਪਰਸਾਦੀ ਪਾਇਆ ॥ ਨਾਮਾ ਪ੍ਰਣਵੈ ਪਰਮ ਤਤੁ ਹੈ ਸਤਿਗੁਰ ਹੋਇ ਲਖਾਇਆ ॥੩॥੩॥ ਰਾਮਕਲੀ ॥ ਘਰੁ ੨ ॥ ਬਾਨਾਰਸੀ ਤਪੁ ਕਰੈ ਉਲਟਿ ਤੀਰਥ ਮਰੈ ਅਗਨਿ ਦਹੈ ਕਾਇਆ ਕਲਪੁ ਕੀਜੈ ॥ ਅਸੁਮੇਧ ਜਗੁ ਕੀਜੈ ਸੋਨਾ ਗਰਭ ਦਾਨੁ ਦੀਜੈ ਰਾਮ ਨਾਮ ਸਰਿ ਤਊ ਨ ਪੂਜੈ ॥੧॥ ਛੋਡਿ ਛੋਡਿ ਰੇ ਪਾਖੰਡੀ ਮਨ ਕਪਟੁ ਨ ਕੀਜੈ ॥ ਹਰਿ ਕਾ ਨਾਮੁ ਨਿਤ ਨਿਤਹਿ ਲੀਜੈ ॥੧॥ ਰਹਾਉ ॥ ਗੰਗਾ ਜਉ ਗੋਦਾਵਰਿ ਜਾਈਐ ਕੁੰਭਿ ਜਉ ਕੇਦਾਰ ਨਾਈਐ ਗੋਮਤੀ ਸਹਸ ਗਊ ਦਾਨੁ ਕੀਜੈ ॥ ਕੋਟਿ ਜਉ ਤੀਰਥ ਕਰੈ ਤਨੁ ਜਉ ਹਿਵਾਲੇ ਗਾਰੈ ਰਾਮ ਨਾਮ ਸਰਿ ਤਊ ਨ ਪੂਜੈ ॥੨॥ ਅਸੁ ਦਾਨ ਗਜ ਦਾਨ ਸਿਹਜਾ ਨਾਰੀ ਭੂਮਿ ਦਾਨ ਐਸੋ ਦਾਨੁ ਨਿਤ ਨਿਤਹਿ ਕੀਜੈ ॥ ਆਤਮ ਜਉ ਨਿਰਮਾਇਲੁ ਕੀਜੈ ਆਪ ਬਰਾਬਰਿ ਕੰਚਨੁ ਦੀਜੈ ਰਾਮ ਨਾਮ ਸਰਿ ਤਊ ਨ ਪੂਜੈ ॥੩॥ ਮਨਹਿ ਨ ਕੀਜੈ ਰੋਸੁ ਜਮਹਿ ਨ ਦੀਜੈ ਦੋਸੁ ਨਿਰਮਲ ਨਿਰਬਾਣ ਪਦੁ ਚੀਨ੍ਹਿ ਲੀਜੈ ॥ ਜਸਰਥ ਰਾਇ ਨੰਦੁ ਰਾਜਾ ਮੇਰਾ ਰਾਮ ਚੰਦੁ ਪ੍ਰਣਵੈ ਨਾਮਾ ਤਤੁ ਰਸੁ ਅੰਮ੍ਰਿਤੁ ਪੀਜੈ ॥੪॥੪॥

ਰਾਮਕਲੀ ਬਾਣੀ ਰਵਿਦਾਸ ਜੀ ਕੀ ॥

ੴ ਸਤਿਗੁਰ ਪ੍ਰਸਾਦਿ ॥

ਪੜੀਐ ਗੁਨੀਐ ਨਾਮੁ ਸਭੁ ਸੁਨੀਐ ਅਨਭਉ ਭਾਉ ਨ ਦਰਸੈ ॥ ਲੋਹਾ ਕੰਚਨੁ ਹਿਰਨ ਹੋਇ ਕੈਸੇ ਜਉ ਪਾਰਸਹਿ ਨ ਪਰਸੈ ॥੧॥ ਦੇਵ ਸੰਸੈ ਗਾਂਠਿ ਨ ਛੂਟੈ ॥ ਕਾਮ ਕ੍ਰੋਧ ਮਾਇਆ ਮਦ ਮਤਸਰ ਇਨ ਪੰਚਹੁ ਮਿਲਿ ਲੂਟੇ ॥

ਹਾਉ ॥ ਹਮ ਬਡ ਕਬਿ ਕੁਲੀਨ ਹਮ ਪੰਡਿਤ ਹਮ ਜੋਗੀ ਸੰਨਿਆਸੀ ॥ ਗਿਆਨੀ ਗੁਨੀ ਸੂਰ ਹਮ ਦਾਤੇ ਇਹ ਬੁਧਿ ਕਬਹਿ ਨ ਨਾਸੀ ॥੨॥ ਕਹੁ ਰਵਿਦਾਸ ਸਭੈ ਨਹੀ ਸਮਝਸਿ ਭੂਲਿ ਪਰੇ ਜੈਸੇ ਬਉਰੇ ॥ ਮੋਹਿ ਅਧਾਰੁ ਨਾਮੁ ਨਾਰਾਇਨ ਜੀਵਨ ਪ੍ਰਾਨ ਧਨ ਮੋਰੇ ॥੩॥੧॥

ਰਾਮਕਲੀ ਬਾਣੀ ਬੇਣੀ ਜੀਉ ਕੀ ॥

ੴ ਸਤਿਗੁਰ ਪ੍ਰਸਾਦਿ ॥

ਇੜਾ ਪਿੰਗੁਲਾ ਅਉਰ ਸੁਖਮਨਾ ਤੀਨਿ ਬਸਹਿ ਇਕ ਠਾਈ ॥ ਬੇਣੀ ਸੰਗਮੁ ਤਹ ਪਿਰਾਗੁ ਮਨੁ ਮਜਨੁ ਕਰੇ ਤਿਥਾਈ ॥੧॥ ਸੰਤਹੁ ਤਹਾ ਨਿਰੰਜਨ ਰਾਮੁ ਹੈ ॥ ਗੁਰ ਗਮਿ ਚੀਨੈ ਬਿਰਲਾ ਕੋਇ ॥ ਤਹਾਂ ਨਿਰੰਜਨੁ ਰਮਈਆ ਹੋਇ ॥੧॥ ਰਹਾਉ ॥ ਦੇਵ ਸਥਾਨੈ ਕਿਆ ਨੀਸਾਣੀ ॥ ਤਹ ਬਾਜੇ ਸਬਦ ਅਨਾਹਦ ਬਾਣੀ ॥ ਤਹ ਚੰਦੁ ਨ ਸੂਰਜੁ ਪਉਣੁ ਨ ਪਾਣੀ ॥ ਸਾਖੀ ਜਾਗੀ ਗੁਰਮੁਖਿ ਜਾਣੀ ॥੨॥ ਉਪਜੈ ਗਿਆਨੁ ਦੁਰਮਤਿ ਛੀਜੈ ॥ ਅੰਮ੍ਰਿਤ ਰਸਿ ਗਗਨੰਤਰਿ ਭੀਜੈ ॥ ਏਸੁ ਕਲਾ ਜੋ ਜਾਣੈ ਭੇਉ ॥ ਭੇਟੈ ਤਾਸੁ ਪਰਮ ਗੁਰਦੇਉ ॥੩॥ ਦਸਮ ਦੁਆਰਾ ਅਗਮ ਅਪਾਰਾ ਪਰਮ ਪੁਰਖ ਕੀ ਘਾਟੀ ॥ ਊਪਰਿ ਹਾਟੁ ਹਾਟ ਪਰਿ ਆਲਾ ਆਲੇ ਭੀਤਰਿ ਥਾਤੀ ॥੪॥ ਜਾਗਤੁ ਰਹੈ ਸੁ ਕਬਹੁ ਨ ਸੋਵੈ ॥ ਤੀਨਿ ਤਿਲੋਕ ਸਮਾਧਿ ਪਲੋਵੈ ॥ ਬੀਜ ਮੰਤ੍ਰੁ ਲੈ ਹਿਰਦੈ ਰਹੈ ॥ ਮਨੂਆ ਉਲਟਿ ਸੁੰਨ ਮਹਿ ਗਹੈ ॥੫॥ ਜਾਗਤੁ ਰਹੈ ਨ ਅਲੀਆ ਭਾਖੈ ॥ ਪਾਚਉ ਇੰਦ੍ਰੀ ਬਸਿ ਕਰਿ ਰਾਖੈ ॥ ਗੁਰ ਕੀ ਸਾਖੀ ਰਾਖੈ ਚੀਤਿ ॥ ਮਨੁ ਤਨੁ ਅਰਪੈ ਕ੍ਰਿਸਨ ਪਰੀਤਿ ॥੬॥ ਕਰ ਪਲਵ ਸਾਖਾ ਬੀਚਾਰੇ ॥ ਅਪਨਾ ਜਨਮੁ ਨ ਜੂਐ ਹਾਰੇ ॥ ਅਸੁਰ ਨਦੀ ਕਾ ਬੰਧੈ ਮੂਲੁ ॥ ਪਛਿਮ ਫੇਰਿ ਚੜਾਵੈ ਸੂਰੁ ॥ ਅਜਰੁ ਜਰੈ ਸੁ ਨਿਝਰੁ ਝਰੈ ॥ ਜਗੰਨਾਥ ਸਿਉ ਗੋਸਟਿ ਕਰੈ ॥੭॥ ਚਉਮੁਖ ਦੀਵਾ ਜੋਤਿ ਦੁਆਰ ॥ ਪਲੂ ਅਨਤ ਮੂਲੁ ਬਿਚਕਾਰਿ ॥ ਸਰਬ ਕਲਾ ਲੇ ਆਪੇ ਰਹੈ ॥ ਮਨੁ ਮਾਣਕੁ ਰਤਨਾ ਮਹਿ ਗੁਹੈ ॥੮॥ ਮਸਤਕਿ ਪਦਮੁ ਦੁਆਲੈ ਮਣੀ ॥ ਮਾਹਿ ਨਿਰੰਜਨੁ ਤ੍ਰਿਭਵਣ ਧਣੀ ॥ ਪੰਚ ਸਬਦ ਨਿਰਮਾਇਲ ਬਾਜੇ ॥ ਢੁਲਕੇ ਚਵਰ ਸੰਖ ਘਨ ਗਾਜੇ ॥ ਦਲਿ ਮਲਿ ਦੈਤਹੁ ਗੁਰਮੁਖਿ ਗਿਆਨੁ ॥ ਬੇਣੀ ਜਾਚੈ ਤੇਰਾ ਨਾਮੁ ॥੯॥੧॥

ਰਾਗੁਨਟਨਾਰਾਇਨਮਹਲਾ੪ ੧ੴਸਤਿਨਾਮੁਕਰਤਾਪੁਰਖੁਨਿਰਭਉਨਿਰਵੈਰੁ
ਅਕਾਲਮੂਰਤਿਅਜੂਨੀਸੈਭੰਗੁਰਪ੍ਰਸਾਦਿ॥
ਮੇਰੇਮਨਜਪਿਅਹਿਨਿਸਿਨਾਮੁਹਰੇ॥ਕੋਟਿਕੋਟਿਦੋਖਬਹੁਕੀਨੇਸਭਪਰਹਰਿਪਾਸਿਧਰੇ॥
੧॥ਰਹਾਉ॥ਹਰਿਹਰਿਨਾਮੁਜਪਹਿਆਰਾਧਹਿਸੇਵਕਭਾਇਖਰੇ॥ਕਿਲਬਿਖਦੋਖਗ
ਏਸਭਨੀਕਰਿਜਿਉਪਾਨੀਮੈਲੁਹਰੇ॥੧॥ਖਿਨੁਖਿਨੁਨਰੁਨਾਰਾਇਨੁਗਾਵਹਿਮੁਖਿਬੋਲਹਿ
ਨਰਨਰਹਰੇ॥ਪੰਚਦੋਖਅਸਾਧਨਗਰਮਹਿਇਕੁਖਿਨੁਪਲੁਦੂਰਿਕਰੇ॥੨॥ਵਡਭਾਗੀ
ਹਰਿਨਾਮੁਧਿਆਵਹਿਹਰਿਕੇਭਗਤਹਰੇ॥ਤਿਨਕੀਸੰਗਤਿਦੇਹਿਪ੍ਰਭਜਾਚਉਮੈਮੂੜ
ਮੁਗਧਨਿਸਤਰੇ॥੩॥ਕ੍ਰਿਪਾਕ੍ਰਿਪਾਧਾਰਿਜਗਜੀਵਨਰਖਿਲੇਵਹੁਸਰਨਿਪਰੇ॥ਨਾਨ
ਕੁਜਨੁਤੁਮਰੀਸਰਨਾਈਹਰਿਰਾਖਹੁਲਾਜਹਰੇ॥੪॥੧॥ਨਟਮਹਲਾ੪ ॥
ਰਾਮਜਪਿਜਨਰਾਮੈਨਾਮਿਰਲੇ॥ਰਾਮਨਾਮੁਜਪਿਓਗੁਰਬਚਨੀਹਰਿਧਾਰੀਹਰਿਕ੍ਰਿਪ
ਲੇ॥੧॥ਰਹਾਉ॥ਹਰਿਹਰਿਅਗਮਅਗੋਚਰੁਸੁਆਮੀਜਨਜਪਿਮਿਲਿਸਲਲਸ
ਲਲੇ॥ਹਰਿਕੇਸੰਤਮਿਲਿਰਾਮਰਸੁਪਾਇਆਹਮਜਨਕੈਬਲਿਬਲਲੇ॥੧॥ਪੁਰਖੋ
ਤਮੁਹਰਿਨਾਮੁਜਨਿਗਾਇਓਸਭਿਦਾਲਦਦੁਖਦਲਲੇ॥ਵਿਚਿਦੇਹੀਦੋਖਅਸਾਧ
ਪੰਚਧਾਤੂਹਰਿਕੀਏਖਿਨਪਰਲੇ॥੨॥ਹਰਿਕੇਸੰਤਮਨਿਪ੍ਰੀਤਿਲਗਾਈਜਿਉਦੇਖੈਸ
ਸਿਕਮਲੇ॥ਉਨਵੈਘਨੁਘਨਘਨਿਹਰੁਗਰਜੈਮਨਿਬਿਗਸੈਮੋਰਮੁਰਲੇ॥੩॥ਹਮ
ਰੈਸੁਆਮੀਲੋਚਹਮਲਾਈਹਮਜੀਵਹਦੇਖਿਹਰਿਮਿਲੇ॥ਜਨਨਾਨਕਹਰਿਅਮਲ
ਹਰਿਲਾਏਹਰਿਮੇਲਹੁਅਨਦਭਲੇ॥੪॥੨॥ਨਟਮਹਲਾ੪ ॥ਮੇਰੇਮਨ
ਜਪਿਹਰਿਹਰਿਨਾਮੁਸਖੇ॥ਗੁਰਪਰਸਾਦੀਹਰਿਨਾਮੁਧਿਆਇਓਹਮਸਤਿਗੁਰਚਰਨ
ਪਖੇ॥੧॥ਰਹਾਉ॥ਊਤਮਜਗੰਨਾਥਜਗਦੀਸੁਰਹਮਪਾਪੀਸਰਨਿਰਖੇ॥ਤੁਮਵਡ
ਪੁਰਖਦੀਨਦੁਖਭੰਜਨਹਰਿਦੀਓਨਾਮੁਮੁਖੇ॥੧॥ਹਰਿਗੁਨਊਚਨੀਚਹਮਗਾਏਗੁ
ਰਸਤਿਗੁਰਸੰਗਿਸਖੇ॥ਜਿਉਚੰਦਨਸੰਗਿਬਸੈਨਿੰਮੁਬਿਰਖਾਗੁਨਚੰਦਨਕੇਬਸਕੇ॥
੨॥ਹਮਰੇਅਵਗਨਬਿਖਿਆਬਿਖੈਕੇਬਹੁਬਾਰਬਾਰਨਿਮਖੇ॥ਅਵਗਨਿਭਰੇਪਥ
ਰਭਾਰੇਹਰਿਤਾਰੇਸੰਗਿਜਨਖੇ॥੩॥ਜਿਨਕਉਤੁਮਹਰਿਰਾਖਹੁਸੁਆਮੀਸਭਤਿਨਕੇ

ਪਾਪਕ੍ਰਿਖੇ॥ਜਨਨਾਨਕਕੇਦਇਆਲਪ੍ਰਭਸੁਆਮੀਤੁਮਦੁਸਟਤਾਰੇਹਰਣਖੇ॥੪॥੩॥
ਨਟਮਹਲਾ੪ ॥ਮੇਰੇਮਨਜਪਿਹਰਿਹਰਿਰਾਮਰੰਗੇ॥ਹਰਿਹਰਿਕ੍ਰਿਪਾਕਰੀਜ
ਗਦੀਸੁਰਿਹਰਿਧਿਆਇਓਜਨਪਗਿਲਗੇ॥੧॥ਰਹਾਉ॥ਜਨਮਜਨਮਕੇਭੂਲਚੂਕ
ਹਮਅਬਆਏਪ੍ਰਭਸਰਨਗੇ॥ਤੁਮਸਰਣਾਗਤਿਪ੍ਰਤਿਪਾਲਕਸੁਆਮੀਹਮਰਾਖਹੁ
ਵਡਪਾਪਗੇ॥੧॥ਤੁਮਰੀਸੰਗਤਿਹਰਿਕੋਕੋਨਉਧਰਿਓਪ੍ਰਭਿਕੀਏਪਤਿਤਪਵਗੇ॥
ਗੁਨਗਾਵਤਛੀਪਾਦੁਸਟਾਰਿਓਪ੍ਰਭਿਰਾਖੀਪੈਜਜਨਗੇ॥੨॥ਜੋਤੁਮਰੇਗੁਨਗਾਵਹਿ
ਸੁਆਮੀਹਉਬਲਿਬਲਿਬਲਿਤਿਨਗੇ॥ਭਵਨਭਵਨਪਵਿਤ੍ਰਸਭਿਕੀਏਜਹਧੂ
ਰਿਪਰੀਜਨਪਗੇ॥੩॥ਤੁਮਰੇਗੁਨਪ੍ਰਭਕਹਿਨਸਕਹਿਹਮਤੁਮਵਡਵਡਪੁਰਖਵਡ
ਗੇ॥ਜਨਨਾਨਕਕਉਦਇਆਪ੍ਰਭਧਾਰਹੁਹਮਸੇਵਹਤੁਮਜਨਪਗੇ॥੪॥੪॥ਨਟਮਹ
ਲਾ੪ ॥ਮੇਰੇਮਨਜਪਿਹਰਿਹਰਿਨਾਮੁਮਨੇ॥ਜਗੰਨਾਥਿਕਿਰਪਾਪ੍ਰਭਿਧਾਰੀ
ਮਤਿਗੁਰਮਤਿਨਾਮਬਨੇ॥੧॥ਰਹਾਉ॥ਹਰਿਜਨਹਰਿਜਸੁਹਰਿਹਰਿਗਾਇਓਉਪ
ਦੇਸਿਗੁਰੂਗੁਰਸੁਨੇ॥ਕਿਲਬਿਖਪਾਪਨਾਮਹਰਿਕਾਟੇਜਿਵਖੇਤਕ੍ਰਿਸਾਨਿਲੁਨੇ॥੧॥
ਤੁਮਰੀਉਪਮਾਤੁਮਹੀਪ੍ਰਭਜਾਨਹੁਹਮਕਹਿਨਸਕਹਿਹਰਿਗੁਨੇ॥ਜੈਸੇਤੁਮਤੈਸੇਪ੍ਰ
ਭਤੁਮਹੀਗੁਨਜਾਨਹੁਪ੍ਰਭਅਪੁਨੇ॥੨॥ਮਾਇਆਫਾਸਬੰਧਬਹੁਬੰਧੇਹਰਿਜਪਿਓ
ਖੁਲਖੁਲਨੇ॥ਜਿਉਜਲਕੁੰਚਰੁਤਦੂਐਬਾਂਧਿਓਹਰਿਚੇਤਿਓਮੋਖਮੁਖਨੇ॥੩॥
ਸੁਆਮੀਪਾਰਬ੍ਰਹਮਪਰਮੇਸਰੁਤੁਮਖੋਜਹੁਜੁਗਜੁਗਨੇ॥ਤੁਮਰੀਥਾਹਪਾਈਨਹੀਪਾਵੈ
ਜਨਨਾਨਕਕੇਪ੍ਰਭਵਡਨੇ॥੪॥੫॥ਨਟਮਹਲਾ੪ ॥ਮੇਰੇਮਨਕਲਿਕੀਰਤਿ
ਹਰਿਪ੍ਰਵਣੇ॥ਹਰਿਹਰਿਦਇਆਲਦਇਆਪ੍ਰਭਧਾਰੀਲਗਿਸਤਿਗੁਰਹਰਿਜਪਣੇ
॥੧॥ਰਹਾਉ॥ਹਰਿਤੁਮਵਡਅਗਮਅਗੋਚਰਸੁਆਮੀਸਭਿਧਿਆਵਹਿਹਰਿਰੁੜ
ਣੇ॥ਜਿਨਕਉਤੁਮਰੇਵਡਕਟਾਖਹੈਤੇਗੁਰਮੁਖਿਹਰਿਸਿਮਰਣੇ॥੧॥ਇਹੁਪਰਪੰਚੁਕੀ
ਆਪ੍ਰਭਸੁਆਮੀਸਭੁਜਗਜੀਵਨੁਜੁਗਣੇ॥ਜਿਉਸਲਲੈਸਲਲਉਠਹਿਬਹੁ
ਲਹਰੀਮਿਲਿਸਲਲੈਸਲਲਸਮਣੇ॥੨॥ਜੋਪ੍ਰਭਕੀਆਸੁਤੁਮਹੀਜਾਨਹੁਹਮ
ਨਹਜਾਣੀਹਰਿਗਹਣੇ॥ਹਮਬਾਰਿਕਕਉਰਿਦਉਸਤਤਿਧਰਹੁਹਮਕਰਹਪ੍ਰਭੂਸਿਮ

ਰਣੇ॥੩॥ਤੂਜਲਨਿਧਿਹਰਿਮਾਨਸਰੋਵਰੁਜੋਸੇਵੈਸਭਫਲਣੇ॥ਜਨੁਨਾਨਕੁਹਰਿਹ
ਰਿਹਰਿਬਾਂਛੈਹਰਿਦੇਵਹੁਕਰਿਕ੍ਰਿਪਣੇ॥੪॥੬॥

ਨਟਨਾਰਾਇਨਮਹਲਾ੪ ਪੜਤਾਲ॥ ੧ੴ ਸਤਿਗੁਰਪ੍ਰਸਾਦਿ॥

ਮੇਰੇਮਨਸੇਵਸਫਲਹਰਿਘਾਲ॥ਲੇਗੁਰਪਗਰੇਨਰਵਾਲ॥ਸਭਿਦਾਲਿਦਭੰਜਿ
ਦੁਖਦਾਲ॥ਹਰਿਹੋਹੋਹੋਨਦਰਿਨਿਹਾਲ॥੧॥ਰਹਾਉ॥ਹਰਿਕਾਗ੍ਰਿਹੁਹਰਿਆਪਿਸ
ਵਾਰਿਓਹਰਿਰੰਗਰੰਗਮਹਲਬੇਅੰਤਲਾਲਲਾਲਹਰਿਲਾਲ॥ਹਰਿਆਪਨੀਕ੍ਰਿ
ਪਾਕਰੀਆਪਿਗ੍ਰਿਹਿਆਇਓਹਮਹਰਿਕੀਗੁਰਕੀਈਹੈਬਸੀਠੀਹਮਹਰਿਦੇਖੇਭ
ਈਨਿਹਾਲਨਿਹਾਲਨਿਹਾਲਨਿਹਾਲ॥੧॥ਹਰਿਆਵਤੇਕੀਖਬਰਿਗੁਰਿਪਾਈ
ਮਨਿਤਨਿਆਨਦੋਆਨੰਦਭਏਹਰਿਆਵਤੇਸੁਨੇਮੇਰੇਲਾਲਹਰਿਲਾਲ॥ਜਨੁਨਾ
ਨਕੁਹਰਿਹਰਿਮਿਲੇਭਏਗਲਤਾਨਹਾਲਨਿਹਾਲਨਿਹਾਲ॥੨॥੧॥੭॥ਨਟਮਹਲਾ
੪ ॥ਮਨਮਿਲੁਸੰਤਸੰਗਤਿਸੁਭਵੰਤੀ॥ਸੁਨਿਅਕਥਕਥਾਸੁਖਵੰਤੀ॥ਸਭ
ਕਿਲਬਿਖਪਾਪਲਹੰਤੀ॥ਹਰਿਹੋਹੋਹੋਲਿਖਤੁਲਿਖੰਤੀ॥੧॥ਰਹਾਉ॥ਹਰਿਕੀਰ
ਤਿਕਲਜੁਗਵਿਚਿਊਤਮਮਤਿਗੁਰਮਤਿਕਥਾਭਜੰਤੀ॥ਜਿਨਿਜਨਿਸੁਣੀਮਨੀ
ਜਿਨਿਜਨਿਤਿਸੁਜਨਕੈਹਉਕੁਰਬਾਨੰਤੀ॥੧॥ਹਰਿਅਕਥਕਥਾਕਾਜਿਨਿਰਸੁਚਾ
ਖਿਆਤਿਸੁਜਨਸਭਭੂਖਲਹੰਤੀ॥ਨਾਨਕਜਨਹਰਿਕਥਾਸੁਣਿਤ੍ਰਿਪਤੇਜਪਿਹਰਿਹ
ਰਿਹਰਿਹੋਵੰਤੀ॥੨॥੨॥੮॥ਨਟਮਹਲਾ੪ ॥ਕੋਈਆਨਿਸੁਨਾਵੈਹਰਿਕੀਹ
ਰਿਗਾਲ॥ਤਿਸਕਉਹਉਬਲਿਬਲਿਬਾਲ॥ਸੋਹਰਿਜਨੁਹੈਭਲਭਾਲ॥ਹਰਿਹੋ
ਹੋਹੋਮੇਲਿਨਿਹਾਲ॥੧॥ਰਹਾਉ॥ਹਰਿਕਾਮਾਰਗੁਗੁਰਸੰਤਬਤਾਇਓਗੁਰਿਚਾਲ
ਦਿਖਾਈਹਰਿਚਾਲ॥ਅੰਤਰਿਕਪਟੁਚੁਕਾਵਹੁਮੇਰੇਗੁਰਸਿਖਹੁਨਿਹਕਪਟਕਮਾਵਹੁ
ਹਰਿਕੀਹਰਿਘਾਲਨਿਹਾਲਨਿਹਾਲਨਿਹਾਲ॥੧॥ਤੇਗੁਰਕੇਸਿਖਮੇਰੇਹਰਿਪ੍ਰਭਿਭਾ
ਏਜਿਨਾਹਰਿਪ੍ਰਭੁਜਾਨਿਓਮੇਰਾਨਾਲਿ॥ਜਨਨਾਨਕਕਉਮਤਿਹਰਿਪ੍ਰਭਿਦੀਨੀਹ
ਰਿਦੇਖਿਨਿਕਟਿਹਦੂਰਿਨਿਹਾਲਨਿਹਾਲਨਿਹਾਲਨਿਹਾਲ॥੨॥੩॥੯॥

ਰਾਗੁਨਟਨਾਰਾਇਨਮਹਲਾ੫ ੧ੴ ਸਤਿਗੁਰਪ੍ਰਸਾਦਿ॥

ਰਾਮਹਉਕਿਆਜਾਨਾਕਿਆਭਾਵੈ॥ਮਨਿਪਿਆਸਬਹੁਤੁਦਰਸਾਵੈ॥੧॥ਰਹਾਉ॥
ਸੋਈਗਿਆਨੀਸੋਈਜਨੁਤੇਰਾਜਿਸੁਊਪਰਿਰੁਚਆਵੈ॥ਕ੍ਰਿਪਾਕਰਹੁਜਿਸੁਪੁਰਖ
ਬਿਧਾਤੇਸੋਸਦਾਸਦਾਤੁਧੁਧਿਆਵੈ॥੧॥ਕਵਨਜੋਗਕਵਨਗਿਆਨਧਿਆਨਕ
ਵਨਗੁਨੀਰੀਝਾਵੈ॥ਸੋਈਜਨੁਸੋਈਨਿਜਭਗਤਾਜਿਸੁਊਪਰਿਰੰਗੁਲਾਵੈ॥੨॥
ਸਾਈਮਤਿਸਾਈਬੁਧਿਸਿਆਨਪਜਿਤੁਨਿਮਖਨਪ੍ਰਭੁਬਿਸਰਾਵੈ॥ਸੰਤਸੰਗਿਲ
ਗਿਏਹੁਸੁਖੁਪਾਇਓਹਰਿਗੁਨਸਦਹੀਗਾਵੈ॥੩॥ਦੇਖਿਓਅਚਰਜੁਮਹਾਮੰਗ
ਲਰੂਪਕਿਛੁਆਨਨਹੀਦਿਸਟਾਵੈ॥ਕਹੁਨਾਨਕਮੋਰਚਾਗੁਰਿਲਾਹਿਓਤਹਗਰਭ
ਜੋਨਿਕਹਆਵੈ॥੪॥੧॥

ਨਟਨਾਰਾਇਨਮਹਲਾ੫ ਦੁਪਦੇ॥ ੧ੴ ਸਤਿਗੁਰਪ੍ਰਸਾਦਿ॥

ਉਲਾਹਨੋਮੈਕਾਹੂਨਦੀਓ॥ਮਨਮੀਠਤੁਹਾਰੋਕੀਓ॥੧॥ਰਹਾਉ॥ਆਗਿਆਮਾਨਿਜਾ
ਨਿਸੁਖੁਪਾਇਆਸੁਨਿਸੁਨਿਨਾਮੁਤੁਹਾਰੋਜੀਓ॥ਈਹਾਂਊਹਾਹਰਿਤੁਮਹੀਤੁਮਹੀਇਹੁ
ਗੁਰਤੇਮੰਤ੍ਰੁਦ੍ਰਿੜੀਓ॥੧॥ਜਬਤੇਜਾਨਿਪਾਈਏਹਬਾਤਾਤਬਕੁਸਲਖੇਮਸਭਥੀਓ
॥ਸਾਧਸੰਗਿਨਾਨਕਪਰਗਾਸਿਓਆਨਨਾਹੀਰੇਬੀਓ॥੨॥੨॥ਨਟਮਹਲਾ੫
॥ਜਾਕਉਭਈਤੁਮਾਰੀਧੀਰ॥ਜਮਕੀਤ੍ਰਾਸਮਿਟੀਸੁਖੁਪਾਇਆਨਿਕਸੀਹਉਮੈਪੀ
ਰ॥੧॥ਰਹਾਉ॥ਤਪਤਿਬੁਝਾਨੀਅੰਮ੍ਰਿਤਬਾਨੀਤ੍ਰਿਪਤੇਜਿਉਬਾਰਿਕਖੀਰ॥ਮਾਤਪਿ
ਤਾਸਾਜਨਸੰਤਮੇਰੇਸੰਤਸਹਾਈਬੀਰ॥੧॥ਖੁਲੇਭ੍ਰਮਭੀਤਿਮਿਲੇਗੋਪਾਲਾਹੀਰੈਬੇ
ਧੇਹੀਰ॥ਬਿਸਮਭਏਨਾਨਕਜਸੁਗਾਵਤਠਾਕੁਰਗੁਨੀਗਹੀਰ॥੨॥੩॥ਨਟਮਹ
ਲਾ੫ ॥ਅਪਨਾਜਨੁਆਪਹਿਆਪਿਉਧਾਰਿਓ॥ਆਠਪਹਰਜਨਕੈਸੰਗਿ
ਬਸਿਓਮਨਤੇਨਾਹਿਬਿਸਾਰਿਓ॥੧॥ਰਹਾਉ॥ਬਰਨੁਚਿਹਨੁਨਾਹੀਕਿਛੁਪੇਖਿਓਦਾ
ਸਕਾਕੁਲੁਨਬਿਚਾਰਿਓ॥ਕਰਿਕਿਰਪਾਨਾਮੁਹਰਿਦੀਓਸਹਜਿਸੁਭਾਇਸਵਾਰਿਓ॥
੧॥ਮਹਾਬਿਖਮੁਅਗਨਿਕਾਸਾਗਰੁਤਿਸਤੇਪਾਰਿਉਤਾਰਿਓ॥ਪੇਖਿਪੇਖਿਨਾਨਕਬਿ
ਗਸਾਨੋਪੁਨਹਪੁਨਹਬਲਿਹਾਰਿਓ॥੨॥੪॥ਨਟਮਹਲਾ੫ ॥ਹਰਿਹਰਿਮਨ

ਮਹਿਨਾਮੁਕਹਿਓ॥ਕੋਟਿਅਪ੍ਰਾਧਮਿਟਹਿਖਿਨਭੀਤਰਿਤਾਕਾਦੁਖੁਨਰਹਿਓ॥੧॥ਰਹਾ
ਉ॥ਖੋਜਤਖੋਜਤਭਇਓਬੈਰਾਗੀਸਾਧੂਸੰਗਿਲਹਿਓ॥ਸਗਲਤਿਆਗਿਏਕਲਿ
ਵਲਾਗੀਹਰਿਹਰਿਚਰਨਗਹਿਓ॥੧॥ਕਹਤਮੁਕਤਸੁਨਤੇਨਿਸਤਾਰੇਜੋਜੋਸਰਨਿਪ
ਇਓ॥ਸਿਮਰਿਸਿਮਰਿਸੁਆਮੀਪ੍ਰਭੁਅਪੁਨਾਕਹੁਨਾਨਕਅਨਦਭਇਓ॥੨॥੪॥

ਨਟਮਹਲਾ੫ ॥ਚਰਨਕਮਲਸੰਗਿਲਾਗੀਡੋਰੀ॥ਸੁਖਸਾਗਰਕਰਿਪਰ
ਮਗਤਿਮੋਰੀ॥੧॥ਰਹਾਉ॥ਅੰਚਲਾਗਹਾਇਓਜਨਅਪੁਨੇਕਉਮਨੁਬੀਧੋਪ੍ਰੇਮਕੀ
ਖੋਰੀ॥ਜਸੁਗਾਵਤਭਗਤਿਰਸੁਉਪਜਿਓਮਾਇਆਕੀਜਾਲੀਤੋਰੀ॥੧॥ਪੂਰਨਪੂ
ਰਿਰਹੇਕਿਰਪਾਨਿਧਿਆਨਨਪੇਖਉਹੋਰੀ॥ਨਾਨਕਮੇਲਿਲੀਓਦਾਸੁਅਪੁਨਾਪ੍ਰੀਤਿ
ਕਬਹੂਥੋਰੀ॥੨॥੬॥ਨਟਮਹਲਾ੫ ॥ਮੇਰੇਮਨਜਪਿਹਰਿਨਾਰਾਇਣ॥ਕ
ਬਹੂਨਬਿਸਰਹੁਮਨਮੇਰੇਤੇਆਠਪਹਰਗੁਨਗਾਇਣ॥੧॥ਰਹਾਉ॥ਸਾਧੂਧੂਰਿਕ
ਰਉਨਿਤਮਜਨੁਸਭਕਿਲਬਿਖਪਾਪਗਵਾਇਣ॥ਪੂਰਨਪੂਰਿਰਹੇਕਿਰਪਾਨਿਧਿ
ਘਟਿਘਟਿਦਿਸਟਿਸਮਾਇਣੁ॥੧॥ਜਾਪਤਾਪਕੋਟਿਲਖਪੂਜਾਹਰਿਸਿਮਰਣ
ਤੁਲਿਨਲਾਇਣ॥ਦੁਇਕਰਜੋੜਿਨਾਨਕੁਦਾਨੁਮਾਂਗੈਤੇਰੇਦਾਸਨਿਦਾਸਦਸਾਇ
ਣੁ॥੨॥੭॥ਨਟਮਹਲਾ੫ ॥ਮੇਰੈਸਰਬਸੁਨਾਮੁਨਿਧਾਨੁ॥ਕਰਿਕਿਰਪਾਸਾ
ਧੂਸੰਗਿਮਿਲਿਓਸਤਿਗੁਰਿਦੀਨੋਦਾਨੁ॥੧॥ਰਹਾਉ॥ਸੁਖਦਾਤਾਦੁਖਭੰਜਨਹਰਿ
ਗਾਉਕੀਰਤਨੁਪੂਰਨਗਿਆਨੁ॥ਕਾਮੁਕ੍ਰੋਧੁਲੋਭੁਖੰਡਖੰਡਕੀਨੇਬਿਨਸਿਓਮੂੜਅ
ਭਿਮਾਨੁ॥੧॥ਕਿਆਗੁਣਤੇਰੇਆਖਿਵਖਾਣਾਪ੍ਰਭਅੰਤਰਜਾਮੀਜਾਨੁ॥ਚਰਨਕਮ
ਲਸਰਨਿਸੁਖਸਾਗਰਨਾਨਕੁਸਦਕੁਰਬਾਨੁ॥੨॥੮॥ਨਟਮਹਲਾ੫ ॥
ਹਉਵਾਰਿਵਾਰਿਜਾਉਗੁਰਗੋਪਾਲ॥੧॥ਰਹਾਉ॥ਮੋਹਿਨਿਰਗੁਨਤੁਮਪੂਰਨਦਾਤੇਦੀ
ਨਨਾਥਦਇਆਲ॥੧॥ਊਠਤਬੈਠਤਸੋਵਤਜਾਗਤਜੀਅਪ੍ਰਾਨਧਨਮਾਲ॥੨॥ਦਰਸ
ਨਪਿਆਸਬਹੁਤੁਮਨਮੇਰੈਨਾਨਕਦਰਸਨਿਹਾਲ॥੩॥੯॥

ਨਟਪੜਤਾਲਮਹਲਾ੫ ੧ੴਸਤਿਗੁਰਪ੍ਰਸਾਦਿ॥
ਕੋਊਹੈਮੇਰੋਸਾਜਨੁਮੀਤੁ॥ਹਰਿਨਾਮੁਸੁਨਾਵੈਨੀਤ॥ਬਿਨਸੈਦੁਖੁਬਿਪਰੀਤਿ॥ਸਭੁ

ਅਰਪਉਮਨੁਤਨੁਚੀਤੁ॥੧॥ਰਹਾਉ॥ਕੋਈਵਿਰਲਾਆਪਨਕੀਤ॥ਸੰਗਿਚਰਨ ੫੦੨
ਕਮਲਮਨੁਸੀਤ॥ਕਰਿਕਿਰਪਾਹਰਿਜਸੁਦੀਤ॥੧॥ਹਰਿਭਜਿਜਨਮੁਪਦਾਰਥੁਜੀ
ਤ॥ਕੋਟਿਪਤਿਤਹੋਹਿਪੁਨੀਤ॥ਨਾਨਕਦਾਸਬਲਿਬਲਿਕੀਤ॥੨॥੧॥੧੦॥੧੯॥

ਨਟਅਸਟਪਦੀਆਮਹਲਾ੪ ੧ੴਸਤਿਗੁਰਪ੍ਰਸਾਦਿ॥
ਰਾਮਮੇਰੇਮਨਿਤਨਿਨਾਮੁਅਧਾਰੇ॥ਖਿਨੁਪਲੁਰਹਿਨਸਕਉਬਿਨੁਸੇਵਾਮੈਗੁਰਮਤਿ
ਨਾਮੁਸਮਾਰੇ॥੧॥ਰਹਾਉ॥ਹਰਿਹਰਿਹਰਿਹਰਿਹਰਿਮਨਿਧਿਆਵਹੁਮੈਹਰਿਹਰਿਨਾਮੁ
ਪਿਆਰੇ॥ਦੀਨਦਇਆਲਭਏਪ੍ਰਭਠਾਕੁਰਗੁਰਕੈਸਬਦਿਸਵਾਰੇ॥੧॥ਮਧੁਸੂਦਨ
ਜਗਜੀਵਨਮਾਧੋਮੇਰੇਠਾਕੁਰਅਗਮਅਪਾਰੇ॥ਇਕਬਿਨਉਬੇਨਤੀਕਰਉਗੁਰਆ
ਗੈਮੈਸਾਧੂਚਰਨਪਖਾਰੇ॥੨॥ਸਹਸਨੇਤ੍ਰਨੇਤ੍ਰਹੈਪ੍ਰਭਕਉਪ੍ਰਭੁਏਕੋਪੁਰਖੁਨਿਰਾਰੇ॥ਸ
ਹਸਮੂਰਤਿਏਕੋਪ੍ਰਭੁਠਾਕੁਰੁਪ੍ਰਭੁਏਕੋਗੁਰਮਤਿਤਾਰੇ॥੩॥ਗੁਰਮਤਿਨਾਮੁਦਮੋਦਰੁਪ
ਇਆਹਰਿਹਰਿਨਾਮੁਉਰਿਧਾਰੇ॥ਹਰਿਹਰਿਕਥਾਬਨੀਅਤਿਮੀਠੀਜਿਉਗੂੰਗਾਗਟ
ਕਸਮਾਰੇ॥੪॥ਰਸਨਾਸਾਦਚਖੈਭਾਇਦੂਜੈਅਤਿਫੀਕੇਲੋਭਬਿਕਾਰੇ॥ਜੋਗੁਰਮੁਖਿ
ਸਾਦਚਖਹਿਰਾਮਨਾਮਾਸਭਅਨਰਸਸਾਦਬਿਸਾਰੇ॥੫॥ਗੁਰਮਤਿਰਾਮਨਾਮੁਧਨੁ
ਪਾਇਆਸੁਣਿਕਹਤਿਆਪਾਪਨਿਵਾਰੇ॥ਧਰਮਰਾਇਜਮੁਨੇੜਿਨਆਵੈਮੇਰੇਠਾਕੁ
ਰਕੇਜਨਪਿਆਰੇ॥੬॥ਸਾਸਸਾਸਸਾਸਹੈਜੇਤੇਮੈਗੁਰਮਤਿਨਾਮੁਸਮਾਰੇ॥ਸਾਸੁਸਾ
ਸੁਜਾਇਨਾਮੈਬਿਨੁਸੋਬਿਰਥਾਸਾਸੁਬਿਕਾਰੇ॥੭॥ਕ੍ਰਿਪਾਕ੍ਰਿਪਾਕਰਿਦੀਨਪ੍ਰਭਸਰਨੀ
ਮੈਕਉਹਰਿਜਨਮੇਲਿਪਿਆਰੇ॥ਨਾਨਕਦਾਸਨਿਦਾਸੁਕਹਤੁਹੈਹਮਦਾਸਨਕੇਪਨਿਹ
ਾਰੇ॥੮॥੧॥ਨਟਮਹਲਾ੪ ॥ਰਾਮਹਮਪਾਥਰਨਿਰਗੁਨੀਆਰੇ॥ਕ੍ਰਿਪਾਕ੍ਰਿ
ਪਾਕਰਿਗੁਰੂਮਿਲਾਏਹਮਪਾਹਨਸਬਦਿਗੁਰਤਾਰੇ॥੧॥ਰਹਾਉ॥ਸਤਿਗੁਰਨਾਮੁ
ਦ੍ਰਿੜਾਏਅਤਿਮੀਠਾਮੈਲਾਗਰੁਮਲਗਾਰੇ॥ਨਾਮੈਸੁਰਤਿਵਜੀਹੈਦਹਦਿਸਿਹਰਿਮੁ
ਸਕੀਮੁਸਕਗੀਧਾਰੇ॥੧॥ਤੇਰੀਨਿਰਗੁਣਕਥਾਕਥਾਹੈਮੀਠੀਗੁਰਿਨੀਕੇਬਚਨਸਮਾਰੇ
॥ਗਾਵਤਗਾਵਤਹਰਿਗੁਨਗਾਏਗੁਨਗਾਵਤਗੁਰਿਨਿਸਤਾਰੇ॥੨॥ਬਿਬੇਕੁਗੁਰੂ

ਗੁਰੁਸਮਦਰਸੀਤਿਸੁਮਿਲੀਐਸੰਕਉਤਾਰੇ॥ਸਤਿਗੁਰਿਮਿਲਿਐਪਰਮਪਦੁਪਾਇ
ਆਹਉਸਤਿਗੁਰਕੈਬਲਿਹਾਰੇ॥੩॥ਪਾਖੰਡਪਾਖੰਡਕਰਿਕਰਿਭਰਮੇਲੋਭੁਪਖੰਡੁ
ਜਗਿਬੁਰਿਆਰੇ॥ਹਲਤਿਪਲਤਿਦੁਖਦਾਈਹੋਵਹਿਜਮਕਾਲੁਖੜਾਸਿਰਿਮਾਰੇ
॥੪॥ਉਗਵੈਦਿਨਸੁਆਲੁਜਾਲੁਸਮਾਲੈਬਿਖੁਮਾਇਆਕੇਬਿਸਥਾਰੇ॥ਆਈ
ਰੈਨਿਭਇਆਸੁਪਨੰਤਰੁਬਿਖੁਸੁਪਨੈਭੀਦੁਖਸਾਰੇ॥੫॥ਕਲਰੁਖੇਤੁਲੈਕੂੜੁਜਮਾ
ਇਆਸਭਕੂੜੈਕੇਖਲਵਾਰੇ॥ਸਾਕਤਨਰਸਭਿਭੂਖਭੁਖਾਨੇਦਰਿਠਾਢੇਜਮਜੰਦ
ਰੇ॥੬॥ਮਨਮੁਖਕਰਜੁਚੜਿਆਬਿਖੁਭਾਰੀਉਤਰੈਸਬਦੁਵੀਚਾਰੇ॥ਜਿਤਨੇਕਰ
ਜਕਰਜਕੇਮੰਗੀਏਕਰਿਸੇਵਕਪਗਿਲਗਿਵਾਰੇ॥੭॥ਜਗੰਨਾਥਸਭਿਜੰਤ੍ਰਉਪ
ਏਨਕਿਖੀਨੀਸਭਨਥਹਮਾਰੇ॥ਨਾਨਕਪ੍ਰਭਿਖਿੰਚੈਤਿਵਚਲੀਐਜਿਉਭਾਵੈਰਾਮ
ਪਿਆਰੇ॥੮॥੨॥ਨਟਮਹਲਾ੪ ॥ਰਾਮਹਰਿਅੰਮ੍ਰਿਤਸਰਿਨਾਵਾਰੇ॥ਸਤਿ
ਗੁਰਿਗਿਆਨੁਮਜਨੁਹੈਨੀਕੋਮਿਲਿਕਲਮਲਪਾਪਉਤਾਰੇ॥੧॥ਰਹਾਉ॥ਸੰਗਤਿ
ਕਾਗੁਨੁਬਹੁਤੁਅਧਿਕਾਈਪੜਿਸੁਆਗਨਕਉਧਾਰੇ॥ਪਰਸਨਪਰਸਭਏਕੁਬਿਜਾ
ਕਉਲੈਬੈਕੁੰਠਿਸਿਧਾਰੇ॥੧॥ਅਜਾਮਲਪ੍ਰੀਤਿਪੁਤ੍ਰਪ੍ਰਤਿਕੀਨੀਕਰਿਨਾਰਾਇਣਬੋ
ਲਾਰੇ॥ਮੇਰੇਠਾਕੁਰਕੈਮਨਿਭਾਇਭਾਵਨੀਜਮਕੰਕਰਮਾਰਿਬਿਦਾਰੇ॥੨॥ਮਾਨੁਖੁ
ਕਥੈਕਥਿਲੋਕਸੁਨਾਵੈਜੋਬੋਲੈਸੋਨਬੀਚਾਰੇ॥ਸਤਸੰਗਤਿਮਿਲੈਤਦਿੜਤਾਆਵੈਹ
ਰਿਰਾਮਨਾਮਿਨਿਸਤਾਰੇ॥੩॥ਜਬਲਗੁਜੀਉਪਿੰਡੁਹੈਸਾਬਤੁਤਬਲਗਿਕਿਛੁਨ
ਮਾਰੇ॥ਜਬਘਰਮੰਦਰਿਆਗਿਲਗਾਨੀਕਾਢਿਕੂਪੁਕਢੈਪਨਿਹਾਰੇ॥੪॥ਸਾਕਤਸਿ
ਉਮਨਮੇਲੁਨਕਰੀਅਹੁਜਿਨਿਹਰਿਹਰਿਨਾਮੁਬਿਸਾਰੇ॥ਸਾਕਤਬਚਨਬਿਛੂਆਜਿ
ਉਡਸੀਐਤਜਿਸਾਕਤਪਰੈਪਰਾਰੇ॥੫॥ਲਗਿਲਗਿਪ੍ਰੀਤਿਬਹੁਪ੍ਰੀਤਿਲਗਾਈ
ਲਗਿਸਾਧੂਸੰਗਿਸਵਾਰੇ॥ਗੁਰਕੇਬਚਨਸਤਿਸਤਿਕਰਿਮਾਨੇਮੇਰੇਠਾਕੁਰਬਹੁ
ਪਿਆਰੇ॥੬॥ਪੂਰਬਿਜਨਮਿਪਰਚੂਨਕਮਾਏਹਰਿਹਰਿਹਰਿਨਾਮਿਪਿਆਰੇ॥ਗੁ
ਰਪ੍ਰਸਾਦਿਅੰਮ੍ਰਿਤਰਸੁਪਾਇਆਰਸੁਗਾਵੈਰਸੁਵੀਚਾਰੇ॥੭॥ਹਰਿਹਰਿਰੂਪਰੰਗ
ਸਭਿਤੇਰੇਮੇਰੇਲਾਲਨਲਾਲਗੁਲਾਰੇ॥ਜੈਸਾਰੰਗੁਦੇਹਿਸੋਹੋਵੈਕਿਆਨਾਨਕਜੰਤ

ਵਿਚਾਰੇ॥੮॥੩॥ਨਟਮਹਲਾ੪ ॥ਰਾਮਗੁਰਸਰਣਿਪ੍ਰਭੂਰਖਵਾਰੇ॥ਜਿਉ
ਕੁੰਚਰੁਤਦੂਐਪਕਰਿਚਲਾਇਓਕਰਿਊਪਰੁਕਢਿਨਿਸਤਾਰੇ॥੧॥ਰਹਾਉ॥ਪ੍ਰਭਕੇ
ਸੇਵਕਬਹੁਤੁਅਤਿਨੀਕੇਮਨਿਸਰਧਾਕਰਿਹਰਿਧਾਰੇ॥ਮੇਰੇਪ੍ਰਭਿਸਰਧਾਭਗਤਿਮ
ਨਿਭਾਵੈਜਨਕੀਪੈਜਸਵਾਰੇ॥੧॥ਹਰਿਹਰਿਸੇਵਕੁਸੇਵਾਲਾਗੈਸਭੁਦੇਖੈਬ੍ਰਹਮਪਸ
ਰੇ॥ਏਕੁਪੁਰਖੁਇਕੁਨਦਰੀਆਵੈਸਭਏਕਾਨਦਰਿਨਿਹਾਰੇ॥੨॥ਹਰਿਪ੍ਰਭੁਠਾਕੁਰੁ
ਰਵਿਆਸਭਠਾਈਸਭੁਚੇਰੀਜਗਤੁਸਮਾਰੇ॥ਆਪਿਦਇਆਲੁਦਇਆਦਾਨੁਦੇ
ਵੈਵਿਚਿਪਾਥਰਕੀਰੇਕਾਰੇ॥੩॥ਅੰਤਰਿਵਾਸੁਬਹੁਤੁਮੁਸਕਾਈਭ੍ਰਮਿਭੂਲਾਮਿਰ
ਗੁਸਿੰਙਾਰੇ॥ਬਨੁਬਨੁਢੂਢਿਢੂਢਿਫਿਰਿਥਾਕੀਗੁਰਿਪੂਰੈਘਰਿਨਿਸਤਾਰੇ॥੪॥
ਬਾਣੀਗੁਰੂਗੁਰੂਹੈਬਾਣੀਵਿਚਿਬਾਣੀਅੰਮ੍ਰਿਤੁਸਾਰੇ॥ਗੁਰੁਬਾਣੀਕਹੈਸੇਵਕੁਜਨੁ
ਮਾਨੈਪਰਤਖਿਗੁਰੂਨਿਸਤਾਰੇ॥੫॥ਸਭੁਹੈਬ੍ਰਹਮੁਬ੍ਰਹਮੁਹੈਪਸਰਿਆਮਨਿਬੀਜਿ
ਆਖਾਵਾਰੇ॥ਜਿਉਜਨਚੰਦ੍ਰਹਾਂਸੁਦੁਖਿਆਧ੍ਰਿਸਟਬੁਧੀਅਪੁਨਾਘਰੁਲੂਕੀਜਾਰੇ
॥੬॥ਪ੍ਰਭਕਉਜਨੁਅੰਤਰਿਰਿਦਲੋਚੈਪ੍ਰਭਜਨਕੇਸਾਸਨਿਹਾਰੇ॥ਕ੍ਰਿਪਾਕ੍ਰਿਪਾਕਰਿਭ
ਗਤਿਦ੍ਰਿੜਾਏਜਨਪੀਛੈਜਗੁਨਿਸਤਾਰੇ॥੭॥ਆਪਨਆਪਿਆਪਿਪ੍ਰਭੁਠਾਕੁਰੁਪ
ਭੁਆਪੇਸ੍ਰਿਸਟਿਸਵਾਰੇ॥ਜਨਨਾਨਕਆਪੇਆਪਿਸਭੁਵਰਤੈਕਰਿਕ੍ਰਿਪਾਆਪਿਨਿ
ਸਤਾਰੇ॥੮॥੪॥ਨਟਮਹਲਾ੪ ॥ਰਾਮਕਰਿਕਿਰਪਾਲੇਹੁਉਬਾਰੇ॥ਜਿਉ
ਪਕਰਿਦ੍ਰੋਪਤੀਦੁਸਟਾਂਆਨੀਹਰਿਹਰਿਲਾਜਨਿਵਾਰੇ॥੧॥ਰਹਾਉ॥ਕਰਿਕਿਰਪਾਜਾ
ਚਿਕਜਨਤੇਰੇਇਕੁਮਾਗਉਦਾਨੁਪਿਆਰੇ॥ਸਤਿਗੁਰਕੀਨਿਤਸਰਧਾਲਾਗੀਮੋਕਉ
ਹਰਿਗੁਰੁਮੇਲਿਸਵਾਰੇ॥੧॥ਸਾਕਤਕਰਮਪਾਣੀਜਿਉਮਥੀਐਨਿਤਪਾਣੀਝੋਲ
ਝੁਲਾਰੇ॥ਮਿਲਿਸਤਸੰਗਤਿਪਰਮਪਦੁਪਾਇਆਕਢਿਮਾਖਨਕੇਗਟਕਾਰੇ॥੨॥
ਨਿਤਨਿਤਕਾਇਆਮਜਨੁਕੀਆਨਿਤਮਲਿਮਲਿਦੇਹਸਵਾਰੇ॥ਮੇਰੇਸਤਿਗੁਰਕੇਮ
ਨਿਬਚਨਨਭਾਏਸਭਫੋਕਟਚਾਰਸੀਗਾਰੇ॥੩॥ਮਟਕਿਮਟਕਿਚਲੁਸਖੀਸਹੇਲੀ
ਮੇਰੇਠਾਕੁਰਕੇਗੁਨਸਾਰੇ॥ਗੁਰਮੁਖਿਸੇਵਾਮੇਰੇਪ੍ਰਭਭਾਈਮੈਸਤਿਗੁਰਅਲਖੁਲਖਾਰੇ
॥੪॥ਨਾਰੀਪੁਰਖੁਪੁਰਖੁਸਭਨਾਰੀਸਭੁਏਕੋਪੁਰਖੁਮੁਰਾਰੇ॥ਸੰਤਜਨਾਕੀਰੇਨੁਮਨਿਭਾਈ

ਮਿਲਿਹਰਿਜਨਹਰਿਨਿਸਤਾਰੇ॥੫॥ਗ੍ਰਾਮਗ੍ਰਾਮਨਗਰਸਭਫਿਰਿਆਰਿਦਅੰਤਰਿਹ
ਰਿਜਨਭਾਰੇ॥ਸਰਧਾਸਰਧਾਉਪਾਇਮਿਲਾਏਮੋਕਉਹਰਿਗੁਰਗੁਰਿਨਿਸਤਾਰੇ॥੬॥
ਪਵਨਸੂਤੁਸਭੁਨੀਕਾਕਰਿਆਸਤਿਗੁਰਿਸਬਦੁਵੀਚਾਰੇ॥ਨਿਜਘਰਿਜਾਇਅੰਮ੍ਰਿਤ
ਰਸੁਪੀਆਬਿਨੁਨੈਨਾਜਗਤੁਨਿਹਾਰੇ॥੭॥ਤਉਗੁਨਈਸਬਰਨਿਨਹੀਸਾਕਉਤੁਮਮੰਦ
ਰਹਮਨਿਕਕੀਰੇ॥ਨਾਨਕਕ੍ਰਿਪਾਕਰਹੁਗੁਰਮੇਲਹੁਮੈਰਾਮੁਜਪਤਮਨੁਧੀਰੇ॥੮॥੫॥
ਨਟਮਹਲਾ੪ ॥ਮੇਰੇਮਨਭਜੁਠਾਕੁਰਅਗਮਅਪਾਰੇ॥ਹਮਪਾਪੀਬਹੁਨਿਰ
ਗੁਣੀਆਰੇਕਰਿਕਿਰਪਾਗੁਰਿਨਿਸਤਾਰੇ॥੧॥ਰਹਾਉ॥ਸਾਧੂਪੁਰਖਸਾਧਜਨਪਾਏਇ
ਕਬਿਨਉਕਰਉਗੁਰਪਿਆਰੇ॥ਰਾਮਨਾਮੁਧਨੁਪੂੰਜੀਦੇਵਹੁਸਭੁਤਿਸਨਾਭੂਖਨਿਵਾਰੇ
॥੧॥ਪਚੈਪਤੰਗੁਮ੍ਰਿਗਭ੍ਰਿੰਗਕੁੰਚਰਮੀਨਇਕਇੰਦ੍ਰੀਪਕਰਿਸਘਾਰੇ॥ਪੰਚਭੂਤਸਬਲ
ਹੈਦੇਹੀਗੁਰੁਸਤਿਗੁਰੁਪਾਪਨਿਵਾਰੇ॥੨॥ਸਾਸਤ੍ਰਬੇਦਸੋਧਿਸੋਧਿਦੇਖੇਮੁਨਿਨਾਰਦਬ
ਚਨਪੁਕਾਰੇ॥ਰਾਮਨਾਮੁਪੜਹੁਗਤਿਪਾਵਹੁਸਤਸੰਗਤਿਗੁਰਿਨਿਸਤਾਰੇ॥੩॥ਪ੍ਰੀਤ
ਮਪ੍ਰੀਤਿਲਗੀਪ੍ਰਭਕੇਰੀਜਿਵਸੂਰਜੁਕਮਲੁਨਿਹਾਰੇ॥ਮੇਰਸੁਮੇਰਮੋਰੁਬਹੁਨਾਚੈਜ
ਬਉਨਵੈਘਨਘਨਹਾਰੇ॥੪॥ਸਾਕਤਕਉਅੰਮ੍ਰਿਤਬਹੁਸਿੰਚਹੁਸਭਡਾਲਫੂਲ
ਬਿਸੁਕਾਰੇ॥ਜਿਉਜਿਉਨਿਵਹਿਸਾਕਤਨਰਸੇਤੀਛੇੜਿਛੇੜਿਕਢੈਬਿਖੁਖਾਰੇ॥੫॥
ਸੰਤਨਸੰਤਸਾਧਮਿਲਿਰਹੀਐਗੁਣਬੋਲਹਿਪਰਉਪਕਾਰੇ॥ਸੰਤੈਸੰਤੁਮਿਲੈਮਨੁਬਿ
ਗਸੈਜਿਉਜਲਮਿਲਿਕਮਲਸਵਾਰੇ॥੬॥ਲੋਭਲਹਰਿਸਭੁਸੁਆਨੁਹਲਕੁਹੈ
ਹਲਕਿਓਸਭਹਿਬਿਗਾਰੇ॥ਮੇਰੇਠਾਕੁਰਕੈਦੀਬਾਨਿਖਬਰਿਹੋਈਗੁਰਿਗਿਆਨੁਖ
ੜਗੁਲੈਮਾਰੇ॥੭॥ਰਾਖੁਰਾਖੁਰਾਖੁਪ੍ਰਭਮੇਰੇਮੈਰਾਖਹੁਕਿਰਪਾਧਾਰੇ॥ਨਾਨਕਮੈਧਰਅ
ਵਰਨਕਾਈਮੈਸਤਿਗੁਰੁਗੁਰੁਨਿਸਤਾਰੇ॥੮॥੬॥ ਛਕਾ੧

ਰਾਗੁਮਾਲੀਗਉੜਾਮਹਲਾ੪ ੧ਓ ਸਤਿਨਾਮੁਕਰਤਾਪੁਰਖੁਨਿਰਭਉਨਿਰਵੈਰੁ
ਅਕਾਲਮੂਰਤਿਅਜੂਨੀਸੈਭੰਗੁਰਪ੍ਰਸਾਦਿ॥
ਅਨਿਕਜਤਨਕਰਿਰਹੇਹਰਿਅੰਤੁਨਾਹੀਪਾਇਆ॥ਹਰਿਅਗਮਅਗਮਅਗਾਧਿ
ਬੋਧਿਆਦੇਸੁਹਰਿਪ੍ਰਭਰਾਇਆ॥੧॥ਰਹਾਉ॥ਕਾਮੁਕ੍ਰੋਧੁਲੋਭੁਮੋਹੁਨਿਤਝਗਰਤੇ
ਝਗਰਾਇਆ॥ਹਮਰਾਖੁਰਾਖੁਦੀਨਤੇਰੇਹਰਿਸਰਨਿਹਰਿਪ੍ਰਭਆਇਆ॥੧॥ਸਰ
ਣਾਗਤੀਪ੍ਰਭਪਾਲਤੇਹਰਿਭਗਤਿਵਛਲੁਨਾਇਆ॥ਪ੍ਰਹਿਲਾਦੁਜਨੁਹਰਨਾਖਿਪ
ਕਰਿਆਹਰਿਰਾਖਿਲੀਓਤਰਾਇਆ॥੨॥ਹਰਿਚੇਤਿਰੇਮਨਮਹਲੁਪਾਵਣਸਭਦੂ
ਖਭੰਜਨੁਰਾਇਆ॥ਭਉਜਨਮਮਰਨਨਿਵਾਰਿਠਾਕੁਰਹਰਿਗੁਰਮਤੀਪ੍ਰਭੁਪਾਇ
ਆ॥੩॥ਹਰਿਪਤਿਤਪਾਵਨਨਾਮੁਸੁਆਮੀਭਉਭਗਤਿਭੰਜਨੁਗਾਇਆ॥ਹਰਿ
ਹਾਰੁਹਰਿਉਰਿਧਾਰਿਓਜਨਨਾਨਕਨਾਮਿਸਮਾਇਆ॥੪॥੧॥ਮਾਲੀਗਉੜਾਮ
ਹਲਾ੪ ॥ਜਪਿਮਨਰਾਮਨਾਮੁਸੁਖਦਾਤਾ॥ਸਤਸੰਗਤਿਮਿਲਿਹਰਿਸਾ
ਦੁਆਇਆਗੁਰਮੁਖਿਬ੍ਰਹਮੁਪਛਾਤਾ॥੧॥ਰਹਾਉ॥ਵਡਭਾਗੀਗੁਰਦਰਸਨੁਪਾ
ਇਆਗੁਰਿਮਿਲਿਐਹਰਿਪ੍ਰਭੁਜਾਤਾ॥ਦੁਰਮਤਿਮੈਲੁਗਈਸਭਨੀਕਰਿਹਰਿਅੰ
ਮ੍ਰਿਤਿਹਰਿਸਰਿਨਾਤਾ॥੧॥ਧਨੁਧਨੁਸਾਧਜਿਨੀਹਰਿਪ੍ਰਭੁਪਾਇਆਤਿਨਪੂਛਉਹ
ਰਿਕੀਬਾਤਾ॥ਪਾਇਲਗਉਨਿਤਕਰਉਜੁਦਰੀਆਹਰਿਮੇਲਹੁਕਰਮਿਬਿਧਾਤਾ॥
੨॥ਲਿਲਾਟਲਿਖੇਪਾਇਆਗੁਰੁਸਾਧੂਗੁਰਬਚਨੀਮਨੁਤਨੁਰਾਤਾ॥ਹਰਿਪ੍ਰਭੁਆਇ
ਮਿਲੇਸੁਖੁਪਾਇਆਸਭਕਿਲਵਿਖਪਾਪਗਵਾਤਾ॥੩॥ਰਾਮਰਸਾਇਣੁਜਿਨ
ਗੁਰਮਤਿਪਾਇਆਤਿਨਕੀਊਤਮਬਾਤਾ॥ਤਿਨਕੀਪੰਕਪਾਈਐਵਡਭਾਗੀਜਨ
ਨਾਨਕੁਚਰਨਿਪਰਾਤਾ॥੪॥੨॥ਮਾਲੀਗਉੜਾਮਹਲਾ੪ ॥ਸਭਿਸਿਧ
ਸਾਧਿਕਮੁਨਿਜਨਾਮਨਿਭਾਵਨੀਹਰਿਧਿਆਇਓ॥ਅਪਰੰਪਰੋਪਾਰਬ੍ਰਹਮੁਸੁਆਮੀ
ਹਰਿਅਲਖੁਗੁਰੂਲਖਾਇਓ॥੧॥ਰਹਾਉ॥ਹਮਨੀਚਮਧਿਮਕਰਮਕੀਏਨਹੀਚੇ
ਤਿਓਹਰਿਰਾਇਓ॥ਹਰਿਆਨਿਮੇਲਿਓਸਤਿਗੁਰੂਖਿਨੁਬੰਧਮੁਕਤਿਕਰਾਇਓ
॥੧॥ਪ੍ਰਭਿਮਸਤਕੇਧੁਰਿਲੀਖਿਆਗੁਰਮਤੀਹਰਿਲਿਵਲਾਇਓ॥ਪੰਚਸਬਦ

ਦਰਕਰਬਾਜੀਆਹਰਿਮਿਲਿਓਮੰਗਲੁਗਾਇਓ॥੨॥ਪਤਿਤਪਾਵਨੁਨਾਮੁਨਰਹਰਿਮੰਦ
ਭਾਗੀਆਂਨਹੀਭਾਇਓ॥ਤੇਗਰਭਜੋਨੀਗਾਲੀਅਹਿਜਿਉਲੋਨੁਜਲਹਿਗਲਾਇਓ
॥੩॥ਮਤਿਦੇਹਿਹਰਿਪ੍ਰਭਅਗਮਠਾਕੁਰਗੁਰਚਰਨਮਨੁਮੈਲਾਇਓ॥ਹਰਿਰਾਮਨਾਮੈਰਹਉਲਾ
ਗੋਜਨਨਾਨਕਨਾਮਿਸਮਾਇਓ॥੪॥੩॥ਮਾਲੀਗਉੜਾਮਹਲਾ ੪ ॥ਮੇਰਾਮਨੁ
ਰਾਮਨਾਮਿਰਸਿਲਾਗਾ॥ਕਮਲਪ੍ਰਗਾਸੁਭਇਆਗੁਰੁਪਾਇਆਹਰਿਜਪਿਓਭ੍ਰਮੁਭਉਭਾ
ਗਾ॥੧॥ਰਹਾਉ॥ਭੈਭਾਇਭਗਤਿਲਾਗੋਮੇਰਾਹੀਅਰਾਮਨੁਸੋਇਓਗੁਰਮਤਿਜਾਗਾ॥
ਕਿਲਬਿਖਖੀਨਭਏਸਾਂਤਿਆਈਹਰਿਉਰਧਾਰਿਓਵਡਭਾਗਾ॥੧॥ਮਨਮੁਖਰੰਗੁਕਸੁੰ
ਭੁਹੈਕਚੂਆਜਿਉਕੁਸਮਚਾਰਿਦਿਨਚਾਗਾ॥ਖਿਨਮਹਿਬਿਨਸਿਜਾਇਪਰਤਾਪੈਡੰਡੁਧ
ਰਮਰਾਇਕਾਲਾਗਾ॥੨॥ਸਤਸੰਗਤਿਪ੍ਰੀਤਿਸਾਧਅਤਿਗੂੜੀਜਿਉਰੰਗੁਮਜੀਠਬਹੁ
ਲਾਗਾ॥ਕਾਇਆਕਾਪਰੁਚੀਰਬਹੁਫਾਰੇਹਰਿਰੰਗੁਨਲਹੈਸਭਾਗਾ॥੩॥ਹਰਿਚਾਰ੍ਹਿਓਰੰ
ਗੁਮਿਲੈਗੁਰੁਸੋਭਾਹਰਿਰੰਗਿਚਲੂਲੈਰਾਂਗਾ॥ਜਨਨਾਨਕੁਤਿਨਕੇਚਰਨਪਖਾਰੈਜੋਹਰਿਚਰਨੀ
ਜਨੁਲਾਗਾ॥੪॥੪॥ਮਾਲੀਗਉੜਾਮਹਲਾ ੪ ॥ਮੇਰੇਮਨਭਜੁਹਰਿਹਰਿਨਾਮੁਗੁਪਾ
ਲ॥ਮੇਰਾਮਨੁਤਨੁਲੀਨੁਭਇਆਰਾਮਨਾਮੈਮਤਿਗੁਰਮਤਿਰਾਮਰਸਾਲ॥੧॥ਰਹਾਉ॥
ਗੁਰਮਤਿਨਾਮੁਧਿਆਈਐਹਰਿਹਰਿਮਨਿਜਪੀਐਹਰਿਜਪਮਾਲ॥ਜਿਨਕੈਮਸਤ
ਕਿਲੀਖਿਆਹਰਿਮਿਲਿਆਹਰਿਬਨਮਾਲ॥੧॥ਜਿਨਹਰਿਨਾਮੁਧਿਆਇਆਤਿਨ
ਚੂਕੇਸਰਬਜੰਜਾਲ॥ਤਿਨਜਮੁਨੇੜਿਨਆਵਈਗੁਰਿਰਾਖੇਹਰਿਰਖਵਾਲ॥੨॥ਹਮ
ਬਾਰਿਕਕਿਛੂਨਜਾਣਹੂਹਰਿਮਾਤਪਿਤਾਪ੍ਰਤਿਪਾਲ॥ਕਰੁਮਾਇਆਅਗਨਿਨਿਤ
ਮੇਲਤੇਗੁਰਿਰਾਖੇਦੀਨਦਇਆਲ॥੩॥ਬਹੁਮੈਲੇਨਿਰਮਲਹੋਇਆਸਭਕਿਲਬਿ
ਖਹਰਿਜਸਿਜਾਲ॥ਮਨਿਅਨਦੁਭਇਆਗੁਰੁਪਾਇਆਜਨਨਾਨਕਸਬਦਿਨਿਹ
ਾਲ॥੪॥੫॥ਮਾਲੀਗਉੜਾਮਹਲਾ ੪ ॥ਮੇਰੇਮਨਹਰਿਭਜੁਸਭਕਿਲਬਿ
ਖਕਾਟ॥ਹਰਿਹਰਿਉਰਧਾਰਿਓਗੁਰਿਪੂਰੈਮੇਰਾਸੀਸੁਕੀਜੈਗੁਰਵਾਟ॥੧॥ਰਹਾਉ॥ਮੇ
ਰੇਹਰਿਪ੍ਰਭਕੀਮੈਬਾਤਸੁਨਾਵੈਤਿਸੁਮਨੂਆਦੇਵਉਕਾਟਿ॥ਹਰਿਸਾਜਨੁਮੇਲਿਓਗੁਰਿਪੂ
ਰੈਗੁਰਬਚਨਿਬਿਕਾਨੋਹਟਿਹਾਟ॥੧॥ਮਕਰਪ੍ਰਾਗਿਦਾਨੁਬਹੁਕੀਆਸਰੀਰੁਦੀਓਅਧ

ਕਾਟਿ॥ਬਿਨੁਹਰਿਨਾਮਕੋਮੁਕਤਿਨਪਾਵੈਬਹੁਕੰਚਨੁਦੀਜੈਕਟਿਕਾਟਿ॥੨॥ਹਰਿਕੀਰਤਿ
ਗੁਰਮਤਿਜਸੁਗਾਇਓਮਨਿਉਘਰੇਕਪਟਕਪਾਟ॥ਤ੍ਰਿਕੁਟੀਫੋਰਿਭਰਮੁਭਉਭਾਗਾਲ
ਜਭਾਨੀਮਟੁਕੀਮਾਟ॥੩॥ਕਲਜੁਗਿਗੁਰੁਪੂਰਾਤਿਨਿਪਾਇਆਜਿਨਧੁਰਿਮਸਤਕਿ
ਲਿਖੇਲਿਲਾਟ॥ਜਨਨਾਨਕਰਸੁਅੰਮ੍ਰਿਤੁਪੀਆਸਭਲਾਥੀਭੂਖਤਿਖਾਟ॥੪॥੬॥ਛ॥
ਛਕਾ ੧
ਮਾਲੀਗਉੜਾਮਹਲਾ ੫ ੴਸਤਿਗੁਰਪ੍ਰਸਾਦਿ॥
ਰੇਮਨਟਹਲਹਰਿਸੁਖਸਾਰ॥ਅਵਰਟਹਲਾਝੂਠੀਆਨਿਤਕਰੈਜਮੁਸਿਰਿਮਾਰ॥੧॥
ਰਹਾਉ॥ਜਿਨਾਮਸਤਕਿਲੀਖਿਆਤੇਮਿਲੇਸੰਗਾਰ॥ਸੰਸਾਰੁਭਉਜਲੁਤਾਰਿਆਹਰਿ
ਸੰਤਪੁਰਖਅਪਾਰ॥੧॥ਨਿਤਚਰਨਸੇਵਹੁਸਾਧਕੇਤਜਿਲੋਭਮੋਹਬਿਕਾਰ॥ਸਭਤਜ
ਹੁਦੂਜੀਆਸੜੀਰਖੁਆਸਇਕਨਿਰੰਕਾਰ॥੨॥ਇਕਿਭਰਮਿਭੂਲੇਸਾਕਤਾਬਿਨੁਗੁ
ਰਅੰਧਅੰਧਾਰ॥ਧੁਰਿਹੋਵਨਾਸੁਹੋਇਆਕੋਨਮੇਟਣਹਾਰ॥੩॥ਅਗਮਰੂਪੁਗੋਬਿੰਦ
ਕਾਅਨਿਕਨਾਮਅਪਾਰ॥ਧਨੁਧੰਨੁਤੇਜਨਨਾਨਕਾਜਿਨਹਰਿਨਾਮਾਉਰਿਧਾਰ॥੪॥੧॥
ਮਾਲੀਗਉੜਾਮਹਲਾ ੫ ॥ਰਾਮਨਾਮਕਉਨਮਸਕਾਰ॥ਜਾਸੁਜਪਤਹੋਵ
ਤਉਧਾਰ॥੧॥ਰਹਾਉ॥ਜਾਕੈਸਿਮਰਨਿਮਿਟਹਿਧੰਧ॥ਜਾਕੈਸਿਮਰਨਿਛੂਟਹਿਬੰਧ॥
ਜਾਕੈਸਿਮਰਨਿਮੂਰਖਚਤੁਰ॥ਜਾਕੈਸਿਮਰਨਿਕੁਲਹਉਧਰ॥੧॥ਜਾਕੈਸਿਮਰਨਿ
ਭਉਦੁਖਹਰੈ॥ਜਾਕੈਸਿਮਰਨਿਅਪਦਾਟਰੈ॥ਜਾਕੈਸਿਮਰਨਿਮੁਚਤਪਾਪ॥ਜਾਕੈਸਿ
ਮਰਨਿਨਹੀਸੰਤਾਪ॥੨॥ਜਾਕੈਸਿਮਰਨਿਰਿਦਬਿਗਾਸ॥ਜਾਕੈਸਿਮਰਨਿਕਵਲਾ
ਦਾਸਿ॥ਜਾਕੈਸਿਮਰਨਿਨਿਧਿਨਿਧਾਨ॥ਜਾਕੈਸਿਮਰਨਿਤਰੇਨਿਦਾਨ॥੩॥ਪਤਿਤ
ਪਾਵਨੁਨਾਮੁਹਰੀ॥ਕੋਟਿਭਗਤਉਧਾਰੁਕਰੀ॥ਹਰਿਦਾਸਦਾਸਾਦੀਨੁਸਰਨ॥ਨਾਨਕ
ਮਾਥਾਸੰਤਚਰਨ॥੪॥੨॥ਮਾਲੀਗਉੜਾਮਹਲਾ ੫ ॥ਐਸੋਸਹਾਈਹਰਿ
ਕੋਨਾਮ॥ਸਾਧਸੰਗਤਿਭਜੁਪੂਰਨਕਾਮ॥੧॥ਰਹਾਉ॥ਬੂਡਤਕਉਜੈਸੇਬੇੜੀਮਿ
ਲਤ॥ਬੂਝਤਦੀਪਕਮਿਲਤਤਿਲਤ॥ਜਲਤਅਗਨੀਮਿਲਤਨੀਰ॥ਜੈਸੇ
ਬਾਰਿਕਮੁਖਹਿਖੀਰ॥੧॥ਜੈਸੇਰਣਮਹਿਸਖਾਭ੍ਰਾਤ॥ਜੈਸੇਭੂਖੇਭੋਜਨਮਾਤ॥ਜੈਸੇ

ਕਿਰਖਹਿ ਬਰਸ ਮੇਘਾ ॥ ਜੈਸੇ ਪਾਲਨ ਸਰਨਿ ਸੇਘਾ ॥੨॥ ਗਰੁੜ ਮੁਖਿ ਨਹੀ ਸਰਪ ਤ੍ਰਾਸ ॥ ਸੂਆ ਪਿੰਜਰਿ ਨਹੀ ਖਾਇ ਬਿਲਾਸੁ ॥ ਜੈਸੋ ਆਂਡੋ ਹਿਰਦੇ ਮਾਹਿ ॥ ਜੈਸੇ ਦਾਨੋ ਚਕੀ ਦਰਾਹਿ ॥੩॥ ਬਹੁਤੁ ਓਪਮਾ ਥੋਰ ਕਹੀ ॥ ਹਰਿ ਅਗਮ ਅਗਮ ਅਗਾਧਿ ਤੁਹੀ ॥ ਊਚ ਮੂਚੌ ਬਹੁ ਅਪਾਰ ॥ ਸਿਮਰਤ ਨਾਨਕ ਤਰੇ ਸਾਰ ॥੪॥੩॥

ਮਾਲੀ ਗਉੜਾ ਮਹਲਾ ੫ ॥ ਇਹੀ ਹਮਾਰੈ ਸਫਲ ਕਾਜ ॥ ਅਪੁਨੇ ਦਾਸ ਕਉ ਲੇਹੁ ਨਿਵਾਜਿ ॥੧॥ ਰਹਾਉ ॥ ਚਰਨ ਸੰਤਹ ਮਾਥ ਮੋਰ ॥ ਨੈਨਿ ਦਰਸੁ ਪੇਖਉ ਨਿਸਿ ਭੋਰ ॥ ਹਸਤ ਹਮਰੇ ਸੰਤ ਟਹਲ ॥ ਪ੍ਰਾਨ ਮਨੁ ਧਨੁ ਸੰਤ ਬਹਲ ॥੧॥ ਸੰਤਸੰਗਿ ਮੇਰੇ ਮਨ ਕੀ ਪ੍ਰੀਤਿ ॥ ਸੰਤ ਗੁਨ ਬਸਹਿ ਮੇਰੈ ਚੀਤਿ ॥ ਸੰਤ ਆਗਿਆ ਮਨਹਿ ਮੀਠ ॥ ਮੇਰਾ ਕਮਲੁ ਬਿਗਸੈ ਸੰਤ ਡੀਠ ॥੨॥ ਸੰਤਸੰਗਿ ਮੇਰਾ ਹੋਇ ਨਿਵਾਸੁ ॥ ਸੰਤਨ ਕੀ ਮੋਹਿ ਬਹੁਤੁ ਪਿਆਸ ॥ ਸੰਤ ਬਚਨ ਮੇਰੇ ਮਨਹਿ ਮੰਤ ॥ ਸੰਤ ਪ੍ਰਸਾਦਿ ਮੇਰੇ ਬਿਖੈ ਹੰਤ ॥੩॥ ਮੁਕਤਿ ਜੁਗਤਿ ਏਹਾ ਨਿਧਾਨ ॥ ਪ੍ਰਭ ਦਇਆਲ ਮੋਹਿ ਦੇਵਹੁ ਦਾਨ ॥ ਨਾਨਕ ਕਉ ਪ੍ਰਭ ਦਇਆ ਧਾਰਿ ॥ ਚਰਨ ਸੰਤਨ ਕੇ ਮੇਰੇ ਰਿਦੇ ਮਝਾਰਿ ॥੪॥੪॥

ਮਾਲੀ ਗਉੜਾ ਮਹਲਾ ੫ ॥ ਸਭ ਕੈ ਸੰਗਿ ਨਾਹੀ ਦੂਰਿ ॥ ਕਰਨ ਕਰਾਵਨ ਹਾਜਰਾ ਹਜੂਰਿ ॥੧॥ ਰਹਾਉ ॥ ਸੁਨਤ ਜੀਓ ਜਾਸੁ ਨਾਮੁ ॥ ਦੁਖ ਬਿਨਸੇ ਸੁਖ ਕੀਓ ਬਿਸ੍ਰਾਮੁ ॥ ਸਗਲ ਨਿਧਿ ਹਰਿ ਹਰਿ ਹਰੇ ॥ ਮੁਨਿ ਜਨ ਤਾ ਕੀ ਸੇਵ ਕਰੇ ॥੧॥ ਜਾ ਕੈ ਘਰਿ ਸਗਲੇ ਸਮਾਹਿ ॥ ਜਿਸ ਤੇ ਬਿਰਥਾ ਕੋਇ ਨਾਹਿ ॥ ਜੀਅ ਜੰਤ੍ਰ ਕਰੇ ਪ੍ਰਤਿਪਾਲ ॥ ਸਦਾ ਸਦਾ ਸੇਵਹੁ ਕਿਰਪਾਲ ॥੨॥ ਸਦਾ ਧਰਮੁ ਜਾ ਕੈ ਦੀਬਾਣਿ ॥ ਬੇਮੁਹਤਾਜ ਨਹੀ ਕਿਛੁ ਕਾਣਿ ॥ ਸਭ ਕਿਛੁ ਕਰਨਾ ਆਪਨ ਆਪਿ ॥ ਰੇ ਮਨ ਮੇਰੇ ਤੂ ਤਾ ਕਉ ਜਾਪਿ ॥੩॥ ਸਾਧਸੰਗਤਿ ਕਉ ਹਉ ਬਲਿਹਾਰ ॥ ਜਾਸੁ ਮਿਲਿ ਹੋਵੈ ਉਧਾਰੁ ॥ ਨਾਮ ਸੰਗਿ ਮਨ ਤਨਹਿ ਰਾਤ ॥ ਨਾਨਕ ਕਉ ਪ੍ਰਭਿ ਕਰੀ ਦਾਤਿ ॥੪॥੫॥

ਮਾਲੀ ਗਉੜਾ ਮਹਲਾ ੫ ਦੁਪਦੇ ੧ਓ ਸਤਿਗੁਰ ਪ੍ਰਸਾਦਿ ॥

ਹਰਿ ਸਮਰਥ ਕੀ ਸਰਨਾ ॥ ਜੀਉ ਪਿੰਡੁ ਧਨੁ ਰਾਸਿ ਮੇਰੀ ਪ੍ਰਭ ਏਕ ਕਾਰਨ ਕਰਨਾ ॥੧॥ ਰਹਾਉ ॥ ਸਿਮਰਿ ਸਿਮਰਿ ਸਦਾ ਸੁਖੁ ਪਾਈਐ ਜੀਵਣੈ ਕਾ ਮੂਲੁ ॥ ਰਵਿ ਰਹਿਆ ਸਰਬਤ ਠਾਈ ਸੂਖਮੋ ਅਸਥੂਲ ॥੧॥ ਆਲ ਜਾਲ ਬਿਕਾਰ ਤਜਿ ਸਭਿ ਹਰਿ ਗੁਨਾ ਨਿਤਿ ਗਾਉ ॥ ਬਿਨਵੰਤਿ ਨਾਨਕ ਦਾਨੁ ਮਾਂਗੈ ਦੇਹੁ ਅਪਨਾ ਨਾਉ ॥੨॥੧॥੬॥

ਮਾਲੀ ਗਉੜਾ ਮਹਲਾ ੫ ॥ ਪ੍ਰਭ ਸਮਰਥ ਦੇਵ ਅਪਾਰ ॥ ਕਉਨੁ ਜਾਨੈ ਚਲਤ ਤੇਰੇ ਕਿਛੁ ਅੰਤੁ ਨਾਹੀ ਪਾਰ ॥੧॥ ਰਹਾਉ ॥ ਇਕ ਖਿਨਹਿ ਥਾਪਿ ਉਥਾਪਦਾ ਘੜਿ ਭੰਨਿ ਕਰਨੈਹਾਰੁ ॥ ਜੇਤ ਕੀਨ ਉਪਾਰਜਨਾ ਪ੍ਰਭੁ ਦਾਨੁ ਦੇਇ ਦਾਤਾਰ ॥੧॥ ਹਰਿ ਸਰਨਿ ਆਇਓ ਦਾਸੁ ਤੇਰਾ ਪ੍ਰਭ ਊਚ ਅਗਮ ਮੁਰਾਰ ॥ ਕਢਿ ਲੇਹੁ ਭਉਜਲ ਬਿਖਮ ਤੇ ਜਨੁ ਨਾਨਕੁ ਸਦ ਬਲਿਹਾਰ ॥੨॥੨॥੭॥

ਮਾਲੀ ਗਉੜਾ ਮਹਲਾ ੫ ॥ ਮਨਿ ਤਨਿ ਬਸਿ ਰਹੇ ਗੋਪਾਲ ॥ ਦੀਨ ਬਾਂਧਵ ਭਗਤਿ ਵਛਲ ਸਦਾ ਸਦਾ ਕ੍ਰਿਪਾਲ ॥੧॥ ਰਹਾਉ ॥ ਆਦਿ ਅੰਤੇ ਮਧਿ ਤੂਹੈ ਪ੍ਰਭ ਬਿਨਾ ਨਾਹੀ ਕੋਇ ॥ ਪੂਰਿ ਰਹਿਆ ਸਗਲ ਮੰਡਲ ਏਕੁ ਸੁਆਮੀ ਸੋਇ ॥੧॥ ਕਰਨਿ ਹਰਿ ਜਸੁ ਨੇਤ੍ਰ ਦਰਸਨੁ ਰਸਨਿ ਹਰਿ ਗੁਨ ਗਾਉ ॥ ਬਲਿਹਾਰਿ ਜਾਏ ਸਦਾ ਨਾਨਕੁ ਦੇਹੁ ਅਪਣਾ ਨਾਉ ॥੨॥੩॥੮॥੬॥੧੪॥

ਮਾਲੀ ਗਉੜਾ ਬਾਣੀ ਭਗਤ ਨਾਮਦੇਵ ਜੀ ਕੀ ॥ ੧ਓ ਸਤਿਗੁਰ ਪ੍ਰਸਾਦਿ ॥

ਧਨਿ ਧੰਨਿ ਓ ਰਾਮ ਬੇਨੁ ਬਾਜੈ ॥ ਮਧੁਰ ਮਧੁਰ ਧੁਨਿ ਅਨਹਤ ਗਾਜੈ ॥੧॥ ਰਹਾਉ ॥ ਧਨਿ ਧਨਿ ਮੇਘਾ ਰੋਮਾਵਲੀ ॥ ਧਨਿ ਧਨਿ ਕ੍ਰਿਸਨ ਓਢੈ ਕਾਂਬਲੀ ॥੧॥ ਧਨਿ ਧਨਿ ਤੂ ਮਾਤਾ ਦੇਵਕੀ ॥ ਜਿਹ ਗ੍ਰਿਹ ਰਮਈਆ ਕਵਲਾਪਤੀ ॥੨॥ ਧਨਿ ਧਨਿ ਬਨ ਖੰਡ ਬਿੰਦ੍ਰਾਬਨਾ ॥ ਜਹ ਖੇਲੈ ਸ੍ਰੀ ਨਾਰਾਇਨਾ ॥੩॥ ਬੇਨੁ ਬਜਾਵੈ ਗੋਧਨੁ ਚਰੈ ॥ ਨਾਮੇ ਕਾ ਸੁਆਮੀ ਆਨਦ ਕਰੈ ॥੪॥੧॥

ਮੇਰੋ ਬਾਪੁ ਮਾਧਉ ਤੂ ਧਨੁ ਕੇਸੌ ਸਾਂਵਲੀਓ ਬੀਠੁਲਾਇ ॥੧॥ ਰਹਾਉ ॥ ਕਰ ਧਰੇ ਚਕ੍ਰ ਬੈਕੁੰਠ ਤੇ ਆਏ ਗਜ ਹਸਤੀ ਕੇ ਪ੍ਰਾਨ ਉਧਾਰੀਅਲੇ ॥ ਦੁਹਸਾਸਨ ਕੀ ਸਭਾ ਦ੍ਰੋਪਤੀ ਅੰਬਰ ਲੇਤ ਉਬਾਰੀਅਲੇ ॥੧॥ ਗੋਤਮ ਨਾਰਿ ਅਹਲਿਆ ਤਾਰੀ ਪਾਵਨ ਕੇਤਕ ਤਾਰੀਅਲੇ ॥ ਐਸਾ ਅਧਮੁ ਅਜਾਤਿ ਨਾਮਦੇਉ ਤਉ ਸਰਨਾਗਤਿ ਆਈਅਲੇ ॥੨॥੨॥

ਸਭੈ ਘਟ ਰਾਮੁ ਬੋਲੈ ਰਾਮਾ ਬੋਲੈ ॥ ਰਾਮ ਬਿਨਾ ਕੋ ਬੋਲੈ ਰੇ ॥੧॥ ਰਹਾਉ ॥ ਏਕਲ ਮਾਟੀ ਕੁੰਜਰ ਚੀਟੀ ਭਾਜਨ ਹੈਂ ਬਹੁ ਨਾਨਾ ਰੇ ॥ ਅਸਥਾਵਰ ਜੰਗਮ ਕੀਟ ਪਤੰਗਮ ਘਟਿ ਘਟਿ ਰਾਮੁ ਸਮਾਨਾ ਰੇ ॥੧॥ ਏਕਲ ਚਿੰਤਾ ਰਾਖੁ ਅਨੰਤਾ ਅਉਰ ਤਜਹੁ ਸਭ ਆਸਾ ਰੇ ॥ ਪ੍ਰਣਵੈ ਨਾਮਾ ਭਏ ਨਿਹਕਾਮਾ ਕੋ ਠਾਕੁਰੁ ਕੋ ਦਾਸਾ ਰੇ ॥੨॥੩॥

ਰਾਗੁ ਮਾਰੂ ਮਹਲਾ ੧ ਘਰੁ ੧ ਚਉਪਦੇ ੧ਓ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥

ਸਲੋਕੁ ॥ ਸਾਜਨ ਤੇਰੇ ਚਰਨ ਕੀ ਹੋਇ ਰਹਾ ਸਦ ਧੂਰਿ ॥ ਨਾਨਕ ਸਰਣਿ ਤੁਹਾਰੀਆ ਪੇਖਉ ਸਦਾ ਹਜੂਰਿ ॥੧॥ ਸਬਦ ॥ ਪਿਛਹੁ ਰਾਤੀ ਸਦੜਾ ਨਾਮੁ ਖਸਮ ਕਾ ਲੇਹਿ ॥ ਖੇਮੇ ਛਤ੍ਰ ਸਰਾਇਚੇ ਦਿਸਨਿ ਰਥ ਪੀੜੇ ॥ ਜਿਨੀ ਤੇਰਾ ਨਾਮੁ ਧਿਆਇਆ ਤਿਨ ਕਉ ਸਦਿ ਮਿਲੇ ॥੧॥ ਬਾਬਾ ਮੈ ਕਰਮਹੀਣ ਕੂੜਿਆਰ ॥ ਨਾਮੁ ਨ ਪਾਇਆ ਤੇਰਾ ਅੰਧਾ ਭਰਮਿ ਭੂਲਾ ਮਨੁ ਮੇਰਾ ॥੧॥ ਰਹਾਉ ॥ ਸਾਦ ਕੀਤੇ ਦੁਖ ਪਰਫੁੜੇ ਪੂਰਬਿ ਲਿਖੇ ਮਾਇ ॥ ਸੁਖ ਥੋੜੇ ਦੁਖ ਅਗਲੇ ਦੂਖੇ ਦੂਖਿ ਵਿਹਾਇ ॥੨॥ ਵਿਛੁੜਿਆ ਕਾ ਕਿਆ ਵੀਛੁੜੈ ਮਿਲਿਆ ਕਾ ਕਿਆ ਮੇਲੁ ॥ ਸਾਹਿਬੁ ਸੋ ਸਾਲਾਹੀਐ ਜਿਨਿ ਕਰਿ ਦੇਖਿਆ ਖੇਲੁ ॥੩॥ ਸੰਜੋਗੀ ਮੇਲਾਵੜਾ ਇਨਿ ਤਨਿ ਕੀਤੇ ਭੋਗ ॥ ਵਿਜੋਗੀ ਮਿਲਿ ਵਿਛੁੜੇ ਨਾਨਕ ਭੀ ਸੰਜੋਗ ॥੪॥੧॥

ਮਾਰੂ ਮਹਲਾ ੧ ॥ ਮਿਲਿ ਮਾਤ ਪਿਤਾ ਪਿੰਡੁ ਕਮਾਇਆ ॥ ਤਿਨਿ ਕਰਤੈ ਲੇਖੁ ਲਿਖਾਇਆ ॥ ਲਿਖੁ ਦਾਤਿ ਜੋਤਿ ਵਡਿਆਈ ॥ ਮਿਲਿ ਮਾਇਆ ਸੁਰਤਿ ਗਵਾਈ ॥੧॥ ਮੂਰਖ ਮਨ ਕਾਹੇ ਕਰਸਹਿ ਮਾਣਾ ॥ ਉਠਿ ਚਲਣਾ ਖਸਮੈ ਭਾਣਾ ॥੧॥ ਰਹਾਉ ॥ ਤਜਿ ਸਾਦ ਸਹਜ ਸੁਖੁ ਹੋਈ ॥ ਘਰ ਛਡਣੇ ਰਹੈ ਨ ਕੋਈ ॥ ਕਿਛੁ ਖਾਜੈ ਕਿਛੁ ਧਰਿ ਜਾਈਐ ॥ ਜੇ ਬਾਹੁੜਿ ਦੁਨੀਆ ਆਈਐ ॥੨॥ ਸਜੁ ਕਾਇਆ ਪਟੁ ਹਢਾਏ ॥ ਫੁਰਮਾਇਸਿ ਬਹੁਤੁ ਚਲਾਏ ॥ ਕਰਿ ਸੇਜ ਸੁਖਾਲੀ ਸੋਵੈ ॥ ਹਥੀ ਪਉਦੀ ਕਾਹੇ ਰੋਵੈ ॥੩॥ ਘਰ ਘੁੰਮਣਵਾਣੀ ਭਾਈ ॥ ਪਾਪ ਪਥਰ ਤਰਣੁ ਨ ਜਾਈ ॥ ਭਉ ਬੇੜਾ ਜੀਉ ਚੜਾਊ ॥ ਕਹੁ ਨਾਨਕ ਦੇਵੈ ਕਾਹੂ ॥੪॥੨॥

ਮਾਰੂ ਮਹਲਾ ੧ ॥ ਕਰਣੀ ਕਾਗਦੁ ਮਨੁ ਮਸਵਾਣੀ ਬੁਰਾ ਭਲਾ ਦੁਇ ਲੇਖ ਪਏ ॥ ਜਿਉ ਜਿਉ ਕਿਰਤੁ ਚਲਾਏ ਤਿਉ ਚਲੀਐ ਤਉ ਗੁਣ ਨਾਹੀ ਅੰਤੁ ਹਰੇ ॥੧॥ ਚਿਤ ਚੇਤਸਿ ਕੀ ਨਹੀ ਬਾਵਰਿਆ ॥ ਹਰਿ ਬਿਸਰਤ ਤੇਰੇ ਗੁਣ ਗਲਿਆ ॥੧॥ ਰਹਾਉ ॥ ਜਾਲੀ ਰੈਨਿ ਜਾਲੁ ਦਿਨੁ ਹੂਆ ਜੇਤੀ ਘੜੀ ਫਾਹੀ ਤੇਤੀ ॥ ਰਸਿ ਰਸਿ ਚੋਗ ਚੁਗਹਿ ਨਿਤ ਫਾਸਹਿ ਛੂਟਸਿ ਮੂੜੇ ਕਵਨ ਗੁਣੀ ॥੨॥ ਕਾਇਆ ਆਰਣੁ ਮਨੁ ਵਿਚਿ ਲੋਹਾ ਪੰਚ ਅਗਨਿ ਤਿਤੁ ਲਾਗਿ ਰਹੀ ॥ ਕੋਇਲੇ ਪਾਪ ਪੜੇ ਤਿਸੁ ਊਪਰਿ ਮਨੁ ਜਲਿਆ ਸੰਨ੍ਹੀ ਚਿੰਤ ਭਈ ॥੩॥

ਭਇਆ ਮਨੂਰੁ ਕੰਚਨੁ ਫਿਰਿ ਹੋਵੈ ਜੇ ਗੁਰੁ ਮਿਲੈ ਤਿਨੇਹਾ ॥ ਏਕੁ ਨਾਮੁ ਅੰਮ੍ਰਿਤੁ ਓਹੁ ਦੇਵੈ ਤਉ ਨਾਨਕ ਤ੍ਰਿਸਟਸਿ ਦੇਹਾ ॥੪॥੩॥

ਮਾਰੂ ਮਹਲਾ ੧ ॥ ਬਿਮਲ ਮਝਾਰਿ ਬਸਸਿ ਨਿਰਮਲ ਜਲ ਪਦਮਨਿ ਜਾਵਲ ਰੇ ॥ ਪਦਮਨਿ ਜਾਵਲ ਜਲ ਰਸ ਸੰਗਤਿ ਸੰਗਿ ਦੋਖ ਨਹੀ ਰੇ ॥੧॥ ਦਾਦਰ ਤੂ ਕਬਹਿ ਨ ਜਾਨਸਿ ਰੇ ॥ ਭਖਸਿ ਸਿਬਾਲੁ ਬਸਸਿ ਨਿਰਮਲ ਜਲ ਅੰਮ੍ਰਿਤੁ ਨ ਲਖਸਿ ਰੇ ॥੧॥ ਰਹਾਉ ॥ ਬਸੁ ਜਲ ਨਿਤ ਨ ਵਸਤ ਅਲੀਅਲ ਮੇਰ ਚਚਾ ਗੁਨ ਰੇ ॥ ਚੰਦ ਕੁਮੁਦਨੀ ਦੂਰਹੁ ਨਿਵਸਸਿ ਅਨਭਉ ਕਾਰਨਿ ਰੇ ॥੨॥ ਅੰਮ੍ਰਿਤ ਖੰਡੁ ਦੂਧਿ ਮਧੁ ਸੰਚਸਿ ਤੂ ਬਨ ਚਾਤੁਰ ਰੇ ॥ ਅਪਨਾ ਆਪੁ ਤੂ ਕਬਹੁ ਨ ਛੋਡਸਿ ਪਿਸਨ ਪ੍ਰੀਤਿ ਜਿਉ ਰੇ ॥੩॥ ਪੰਡਿਤ ਸੰਗਿ ਵਸਹਿ ਜਨ ਮੂਰਖ ਆਗਮ ਸਾਸ ਸੁਨੇ ॥ ਅਪਨਾ ਆਪੁ ਤੂ ਕਬਹੁ ਨ ਛੋਡਸਿ ਸੁਆਨ ਪੂਛਿ ਜਿਉ ਰੇ ॥੪॥ ਇਕਿ ਪਾਖੰਡੀ ਨਾਮਿ ਨ ਰਾਚਹਿ ਇਕਿ ਹਰਿ ਹਰਿ ਚਰਣੀ ਰੇ ॥ ਪੂਰਬਿ ਲਿਖਿਆ ਪਾਵਸਿ ਨਾਨਕ ਰਸਨਾ ਨਾਮੁ ਜਪਿ ਰੇ ॥੫॥੪॥

ਮਾਰੂ ਮਹਲਾ ੧ ਸਲੋਕੁ ॥ ਪਤਿਤ ਪੁਨੀਤ ਅਸੰਖ ਹੋਹਿ ਹਰਿ ਚਰਨੀ ਮਨੁ ਲਾਗ ॥ ਅਠਸਠਿ ਤੀਰਥ ਨਾਮੁ ਪ੍ਰਭ ਨਾਨਕ ਜਿਸੁ ਮਸਤਕਿ ਭਾਗ ॥੧॥ ਸਬਦੁ ॥ ਸਖੀ ਸਹੇਲੀ ਗਰਬਿ ਗਹੇਲੀ ॥ ਸੁਣਿ ਸਹ ਕੀ ਇਕ ਬਾਤ ਸੁਹੇਲੀ ॥੧॥ ਜੋ ਮੈ ਬੇਦਨ ਸਾ ਕਿਸੁ ਆਖਾ ਮਾਈ ॥ ਹਰਿ ਬਿਨੁ ਜੀਉ ਨ ਰਹੈ ਕੈਸੇ ਰਾਖਾ ਮਾਈ ॥੧॥ ਰਹਾਉ ॥ ਹਉ ਦੋਹਾਗਣਿ ਖਰੀ ਰੰਞਾਣੀ ॥ ਗਇਆ ਸੁ ਜੋਬਨੁ ਧਨ ਪਛੁਤਾਣੀ ॥੨॥ ਤੂ ਦਾਨਾ ਸਾਹਿਬੁ ਸਿਰਿ ਮੇਰਾ ॥ ਖਿਜਮਤਿ ਕਰੀ ਜਨੁ ਬੰਦਾ ਤੇਰਾ ॥੩॥ ਭਣਤਿ ਨਾਨਕੁ ਅੰਦੇਸਾ ਏਹੀ ॥ ਬਿਨੁ ਦਰਸਨ ਕੈਸੇ ਰਵਉ ਸਨੇਹੀ ॥੪॥੫॥

ਮਾਰੂ ਮਹਲਾ ੧ ॥ ਮੁਲ ਖਰੀਦੀ ਲਾਲਾ ਗੋਲਾ ਮੇਰਾ ਨਾਉ ਸਭਾਗਾ ॥ ਗੁਰ ਕੀ ਬਚਨੀ ਹਾਟਿ ਬਿਕਾਨਾ ਜਿਤੁ ਲਾਇਆ ਤਿਤੁ ਲਾਗਾ ॥੧॥ ਤੇਰੇ ਲਾਲੇ ਕਿਆ ਚਤੁਰਾਈ ॥ ਸਾਹਿਬ ਕਾ ਹੁਕਮੁ ਨ ਕਰਣਾ ਜਾਈ ॥੧॥ ਰਹਾਉ ॥ ਮਾ ਲਾਲੀ ਪਿਉ ਲਾਲਾ ਮੇਰਾ ਹਉ ਲਾਲੇ ਕਾ ਜਾਇਆ ॥ ਲਾਲੀ ਨਾਚੈ ਲਾਲਾ ਗਾਵੈ ਭਗਤਿ ਕਰਉ ਤੇਰੀ ਰਾਇਆ ॥੨॥ ਪੀਅਹਿ ਤ ਪਾਣੀ ਆਣੀ ਮੀਰਾ ਖਾਹਿ ਤ ਪੀਸਣ ਜਾਉ ॥ ਪਖਾ ਫੇਰੀ ਪੈਰ ਮਲੋਵਾ ਜਪਤ ਰਹਾ ਤੇਰਾ ਨਾਉ ॥੩॥ ਲੂਣ ਹਰਾਮੀ ਨਾਨਕੁ ਲਾਲਾ ਬਖਸਿਹਿ ਤੁਧੁ ਵਡਿਆਈ ॥ ਆਦਿ ਜੁਗਾਦਿ ਦਇਆਪਤਿ ਦਾਤਾ ਤੁਧੁ ਵਿਣੁ

ਮੁਕਤਿਨਪਾਈ॥੪॥੬॥ਮਾਰੂਮਹਲਾ੧ ॥ਕੋਈਆਖੈਭੂਤਨੋਕੋਕਹੈਬੇਤ
ਲਾ॥ਕੋਈਆਖੈਆਦਮੀਨਾਨਕੁਵੇਚਾਰਾ॥੧॥ਭਇਆਦਿਵਾਨਾਸਾਹਕਾਨਾਨਕੁਬ
ਉਰਾਨਾ॥ਹਉਹਰਿਬਿਨੁਅਵਰੁਨਜਾਨਾ॥੧॥ਰਹਾਉ॥ਤਉਦੇਵਾਨਾਜਾਣੀਐਜਾਭੈ
ਦੇਵਾਨਾਹੋਇ॥ਏਕੀਸਾਹਿਬਬਾਹਰਾਦੂਜਾਅਵਰੁਨਜਾਣੈਕੋਇ॥੨॥ਤਉਦੇਵਾਨਾ
ਜਾਣੀਐਜਾਏਕਾਕਾਰਕਮਾਇ॥ਹੁਕਮੁਪਛਾਣੈਖਸਮਕਾਦੂਜੀਅਵਰੁਸਿਆਣਪ
ਕਾਇ॥੩॥ਤਉਦੇਵਾਨਾਜਾਣੀਐਜਾਸਾਹਿਬਧਰੇਪਿਆਰੁ॥ਮੰਦਾਜਾਣੈਆਪਕਉ
ਅਵਰੁਭਲਾਸੰਸਾਰੁ॥੪॥੭॥ਮਾਰੂਮਹਲਾ੧ ॥ਇਹੁਧਨੁਸਰਬਰਹਿਆਭਰ
ਪੂਰਿ॥ਮਨਮੁਖਫਿਰਹਿਸਿਜਾਣਹਿਦੂਰਿ॥੧॥ਸੋਧਨੁਵਖਰੁਨਾਮੁਰਿਦੈਹਮਾਰੈ॥ਜਿ
ਤੁਦੇਹਿਤਿਸੈਨਿਸਤਾਰੈ॥੧॥ਰਹਾਉ॥ਨਇਹੁਧਨੁਜਲੈਨਤਸਕਰੁਲੈਜਾਇ॥ਨਇਹੁ
ਧਨੁਡੂਬੈਨਇਸੁਧਨਕਉਮਿਲੈਸਜਾਇ॥੨॥ਇਸੁਧਨਕੀਦੇਖਹੁਵਡਿਆਈ॥ਸਹ
ਜੇਮਾਤੇਅਨਦਿਨੁਜਾਈ॥੩॥ਇਕਬਾਤਅਨੂਪਸੁਨਹੁਨਰਭਾਈ॥ਇਸੁਧਨਬਿਨੁਕ
ਹੁਕਿਨੈਪਰਮਗਤਿਪਾਈ॥੪॥ਭਣਤਿਨਾਨਕੁਅਕਥਕੀਕਥਾਸੁਣਾਏ॥ਸਤਿਗੁਰੁਮਿ
ਲੈਤਇਹੁਧਨੁਪਾਏ॥੫॥੮॥ਮਾਰੂਮਹਲਾ੧ ॥ਸੂਰਸਰੁਸੋਸਿਲੈਸੋਮਸਰੁਪੋ
ਖਿਲੈਜੁਗਤਿਕਰਿਮਰਤੁਸੁਸਨਬੰਧੁਕੀਜੈ॥ਮੀਨਕੀਚਪਲਸਿਉਜੁਗਤਿਮਨੁਰਾਖੈ
ਐਉਡੈਨਹਹੰਸੁਨਹਕੰਧੁਛੀਜੈ॥੧॥ਮੂੜੇਕਾਇਚੇਤਹਿਭਰਮਿਭੁਲਾਨਾ॥ਨਹਚੀਨਿਆਪਰ
ਮਾਨੰਦੁਬੈਰਾਗੀ॥੧॥ਰਹਾਉ॥ਅਜਰਗਹੁਜਾਰਿਲੈਅਮਰਗਹੁਮਾਰਿਲੈਭ੍ਰਾਤਿਤ
ਜਿਛੋਡਿਤਉਅਪਿਉਪੀਜੈ॥ਮੀਨਕੀਚਪਲਸਿਉਜੁਗਤਿਮਨੁਰਾਖੀਐਉਡੈਨਹ
ਹੰਸੁਨਹਕੰਧੁਛੀਜੈ॥੨॥ਭਣਤਿਨਾਨਕੁਜਨੋਰਵੈਜੇਹਰਿਮਨੋਮਨਪਵਨਸਿਉਅੰ
ਮ੍ਰਿਤੁਪੀਜੈ॥ਮੀਨਕੀਚਪਲਸਿਉਜੁਗਤਿਮਨੁਰਾਖੀਐਉਡੈਨਹਹੰਸੁਨਹਕੰਧੁਛੀ
ਜੈ॥੩॥੯॥ਮਾਰੂਮਹਲਾ੧ ॥ਮਾਇਆਮੁਈਨਮਨੁਮੁਆਸਰੁਲਹਰੀਮੈਮ
ਤੁ॥ਬੋਹਿਥੁਜਲਿਸਿਰਿਤਰਿਟਿਕੈਸਾਚਾਵਖਰੁਜਿਤੁ॥ਮਾਣਕੁਮਨਮਹਿਮਨੁਮਾਰ
ਸੀਸਚਿਨਲਾਗੈਕਤੁ॥ਰਾਜਾਤਖਤਿਟਿਕੈਗੁਣੀਭੈਪੰਚਾਇਣੁਰਤੁ॥੧॥ਬਾਬਾਸਾ
ਚਾਸਾਹਿਬੁਦੂਰਿਨਦੇਖੁ॥ਸਰਬਜੋਤਿਜਗਜੀਵਨਾਸਿਰਿਸਿਰਿਸਾਚਾਲੇਖੁ॥੧॥

ਰਹਾਉ॥ਬ੍ਰਹਮਾਬਿਸਨੁਰਿਖੀਮੁਨੀਸੰਕਰੁਇੰਦੁਤਪੈਭੇਖਾਰੀ॥ਮਾਨੈਹੁਕਮੁਸੋਹੈਦਰਿਸ ੫੦੮
ਚੈਆਕੀਮਰਹਿਅਫਾਰੀ॥ਜੰਗਮਜੋਧਜਤੀਸੰਨਿਆਸੀਗੁਰਿਪੂਰੈਵੀਚਾਰੀ॥ਬਿਨੁ
ਸੇਵਾਫਲੁਕਬਹੁਨਪਾਵਸਿਸੇਵਾਕਰਣੀਸਾਰੀ॥੨॥ਨਿਧਨਿਆਧਨੁਨਿਗੁਰਿਆਗੁਰੁ
ਨਿਮਾਣਿਆਤੂਮਾਣੁ॥ਅੰਧੁਲੈਮਾਣਕੁਗੁਰੁਪਕੜਿਆਨਿਤਾਣਿਆਤੂਤਾਣੁ॥ਹੋ
ਮਜਪਾਨਹੀਜਾਣਿਆਗੁਰਮਤੀਸਾਚੁਪਛਾਣੁ॥ਨਾਮਬਿਨਾਨਾਹੀਦਰਿਢੋਈਝੂਠਾਅ
ਵਣਜਾਣੁ॥੩॥ਸਾਚਾਨਾਮੁਸਲਾਹੀਐਸਾਚੇਤੇਤ੍ਰਿਪਤਿਹੋਇ॥ਗਿਆਨਰਤਨਿਮਨੁ
ਮਾਜੀਐਬਹੁੜਿਨਮੈਲਾਹੋਇ॥ਜਬਲਗੁਸਾਹਿਬੁਮਨਿਵਸੈਤਬਲਗੁਬਿਘਨੁਨ
ਹੋਇ॥ਨਾਨਕਸਿਰੁਦੇਛੁਟੀਐਮਨਿਤਨਿਸਾਚਾਸੋਇ॥੪॥੧੦॥ਮਾਰੂਮਹਲਾ੧
॥ਜੋਗੀਜੁਗਤਿਨਾਮੁਨਿਰਮਾਇਲੁਤਾਕੈਮੈਲੁਨਰਾਤੀ॥ਪ੍ਰੀਤਮਨਾਥੁਸਦਾਸਚੁਸੰਗੇ
ਜਨਮਮਰਣਗਤਿਬੀਤੀ॥੧॥ਗੁਸਾਈਤੇਰਾਕਹਾਨਾਮੁਕੈਸੇਜਾਤੀ॥ਜਾਤਉਭੀਤਰਿਮ
ਹਲਿਬੁਲਾਵਹਿਪੂਛਉਬਾਤਨਿਰੰਤੀ॥੧॥ਰਹਾਉ॥ਬ੍ਰਹਮਣੁਬ੍ਰਹਮੁਗਿਆਨਇਸ
ਨਾਨੀਹਰਿਗੁਣਪੂਜੇਪਾਤੀ॥ਏਕੋਨਾਮੁਏਕੁਨਾਰਾਇਣੁਤ੍ਰਿਭਵਣਏਕਾਜੋਤੀ॥੨॥ਜਿ
ਹਵਾਡੰਡੀਇਹੁਘਟੁਛਾਬਾਤੋਲਉਨਾਮੁਅਜਾਚੀ॥ਏਕੋਹਾਟੁਸਾਹੁਸਭਨਾਸਿਰਿਵਣ
ਜਾਰੇਇਕਭਾਤੀ॥੩॥ਦੋਵੈਸਿਰੇਸਤਿਗੁਰੂਨਿਬੇੜੇਸੋਬੂਝੈਜਿਸੁਏਕਾਲਿਵਲਾਗੀਜੀ
ਅਹੁਰਹੈਨਿਭਰਾਤੀ॥ਸਬਦੁਵਸਾਏਭਰਮੁਚੁਕਾਏਸਦਾਸੇਵਕੁਦਿਨੁਰਾਤੀ॥੪॥ਊਪ
ਰਿਗਗਨੁਗਗਨਪਰਿਗੋਰਖੁਤਾਕਾਅਗਮੁਗੁਰੂਪੁਨਿਵਾਸੀ॥ਗੁਰਬਚਨੀਬਾਹਰਿ
ਘਰਿਏਕੋਨਾਨਕੁਭਇਆਉਦਾਸੀ॥੫॥੧੧॥

ਰਾਗੁਮਾਰੂਮਹਲਾ੧ ਘਰੁ੫ ੴਸਤਿਗੁਰਪ੍ਰਸਾਦਿ॥

ਅਹਿਨਿਸਿਜਾਗੈਨੀਦਨਸੋਵੈ॥ਸੋਜਾਣੈਜਿਸੁਵੇਦਨਹੋਵੈ॥ਪ੍ਰੇਮਕੇਕਾਨਲਗੇਤਨਭੀ
ਤਰਿਵੈਦੁਕਿਜਾਣੈਕਾਰੀਜੀਉ॥੧॥ਜਿਸਨੋਸਾਚਾਸਿਫਤੀਲਾਏਗੁਰਮੁਖਿਵਿਰਲੇ
ਕਿਸੈਬੁਝਾਏ॥ਅੰਮ੍ਰਿਤਕੀਸਾਰਸੋਈਜਾਣੈਜਿਅੰਮ੍ਰਿਤਕਾਵਾਪਾਰੀਜੀਉ॥੧॥ਰਹ
ਉ॥ਪਿਰਸੇਤੀਧਨਪ੍ਰੇਮੁਰਚਾਏ॥ਗੁਰਕੈਸਬਦਿਤਥਾਚਿਤੁਲਾਏ॥ਸਹਜਸੇਤੀਧ
ਨਖਰੀਸੁਹੇਲੀਤ੍ਰਿਸਨਾਤਿਖਾਨਿਵਾਰੀਜੀਉ॥੨॥ਸਹਸਾਤੋੜੇਭਰਮੁਚੁਕਾਏ॥ਸਹ

ਜੇਸਿਫਤੀਧਣਖੁਚਣਾਏ॥ਗੁਰਕੈਸਬਦਿਮਰੈਮਨੁਮਾਰੇਸੁੰਦਰਿਜੋਗਾਧਾਰੀਜੀਉ
॥੩॥ਹਉਮੈਜਲਿਆਮਨਹੁਵਿਸਾਰੇ॥ਜਮਪੁਰਿਵਜਹਿਖੜਗਕਰਾਰੇ॥ਅਬਕੇਕ
ਹਿਐਨਾਮੁਨਮਿਲਈਤੂਸਹੁਜੀਅੜੇਭਾਰੀਜੀਉ॥੪॥ਮਾਇਆਮਮਤਾਪਵਹਿਖਿ
ਆਲੀ॥ਜਮਪੁਰਿਫਾਸਹਿਗਾਜਮਜਾਲੀ॥ਹੇਤਕੇਬੰਧਨਤੋੜਿਨਸਾਕਹਿਤਾਜਮੁ
ਕਰੇਖੁਆਰੀਜੀਉ॥੫॥ਨਾਹਉਕਰਤਾਨਾਮੈਕੀਆ॥ਅੰਮ੍ਰਿਤੁਨਾਮੁਸਤਿਗੁਰਿਦੀ
ਆ॥ਜਿਸੁਤੂਦੇਹਿਤਿਸੈਕਿਆਚਾਰਾਨਾਨਕਸਰਣਿਤੁਮਾਰੀਜੀਉ॥੬॥੧॥੧੨॥

ਮਾਰੂਮਹਲਾ੩ ਘਰੁ੧ ੴਸਤਿਗੁਰਪ੍ਰਸਾਦਿ॥

ਜਹਬੈਸਾਲਹਿਤਹਬੈਸਾਸੁਆਮੀਜਹਭੇਜਹਿਤਹਜਾਵਾ॥ਸਭਨਗਰੀਮਹਿ
ਏਕੋਰਾਜਾਸਭੇਪਵਿਤੁਹਹਿਥਾਵਾ॥੧॥ਬਾਬਾਦੇਹਿਵਸਾਸਚਗਾਵਾ॥ਜਾਤੇਸ
ਹਜੇਸਹਜਿਸਮਾਵਾ॥੧॥ਰਹਾਉ॥ਬੁਰਾਭਲਾਕਿਛੁਆਪਸਤੇਜਾਨਿਆਏਈਸਗ
ਲਵਿਕਾਰਾ॥ਇਹੁਫੁਰਮਾਇਆਖਸਮਕਾਹੋਆਵਰਤੈਇਹੁਸੰਸਾਰਾ॥੨॥ਇੰਦ੍ਰੀ
ਧਾਤੁਸਬਲਕਹੀਅਤਹੈਇੰਦ੍ਰੀਕਿਸਤੇਹੋਈ॥ਆਪੇਖੇਲਕਰੈਸਭਿਕਰਤਾਐਸਾਬੂ
ਝੈਕੋਈ॥੩॥ਗੁਰਪ੍ਰਸਾਦੀਏਕਲਿਵਲਾਗੀਦੁਬਿਧਾਤਦੇਬਿਨਾਸੀ॥ਜੋਤਿਸੁਭਾ
ਣਾਸੁਸਤਿਕਰਿਮਾਨਿਆਕਾਟੀਜਮਕੀਫਾਸੀ॥੪॥ਭਣਤਿਨਾਨਕੁਲੇਖਾਮਾਗੈਕਵ
ਨਾਜਾਚੂਕਾਮਨਿਅਭਿਮਾਨਾ॥ਤਾਸੁਤਾਸੁਧਰਮਰਾਇਜਪਤੁਹੈਪਏਸਚੇਕੀਸਰਨਾ
॥੫॥੧॥ਮਾਰੂਮਹਲਾ੩ ॥ਆਵਣਜਾਣਾਨਾਥੀਐਨਿਜਘਰਿਵਾਸਾਹੋਇ॥
ਸਚੁਖਜਾਨਾਬਖਸਿਆਆਪੇਜਾਣੈਸੋਇ॥੧॥ਏਮਨਹਰਿਜੀਉਚੇਤਿਤੂਮਨਹੁਤ
ਜਿਵਿਕਾਰ॥ਗੁਰਕੈਸਬਦਿਧਿਆਇਤੂਸਚਿਲਗੀਪਿਆਰੁ॥੧॥ਰਹਾਉ॥ਐਥੈਨਾ
ਵਹੁਭੁਲਿਆਫਿਰਿਹਥੁਕਿਥਾਊਨਪਾਇ॥ਜੋਨੀਸਭਿਭਵਾਈਅਨਿਬਿਸਟਾਮਾਹਿ
ਸਮਾਇ॥੨॥ਵਡਭਾਗੀਗੁਰੁਪਾਇਆਪੂਰਬਿਲਿਖਿਆਮਾਇ॥ਅਨਦਿਨੁਸਚੀ
ਭਗਤਿਕਰਿਸਚਾਲਏਮਿਲਾਇ॥੩॥ਆਪੇਸ੍ਰਿਸਟਿਸਭਸਾਜੀਅਨੁਆਪੇਨਦਰਿਕ
ਰੇਇ॥ਨਾਨਕਨਾਮਿਵਡਿਆਈਆਜੈਭਾਵੈਤੈਦੇਇ॥੪॥੨॥ਮਾਰੂਮਹਲਾ੩

ਪਿਛਲੇਗੁਨਹਬਖਸਾਇਜੀਉਅਬਤੂਮਾਰਗਿਪਾਇ॥ਹਰਿਕੀਚਰਣੀਲਾਗਿਰਹਾ
ਵਿਚਹੁਆਪੁਗਵਾਇ॥੧॥ਮੇਰੇਮਨਗੁਰਮੁਖਿਨਾਮੁਹਰਿਧਿਆਇ॥ਸਦਾਹਰਿਚਰਣੀ
ਲਾਗਿਰਹਾਇਕਮਨਿਏਕੈਭਾਇ॥੧॥ਰਹਾਉ॥ਨਾਮੈਜਾਤਿਨਪਤਿਹੈਨਾਮੈਥੇਹੁਨਥਾਉ॥
ਸਬਦਿਭੇਦਿਭ੍ਰਮੁਕਟਿਆਗੁਰਿਨਾਮੁਦੀਆਸਮਝਾਇ॥੨॥ਇਹੁਮਨੁਲਾਲਚਕਰਦਾ
ਫਿਰੈਲਾਲਚਿਲਾਗਾਜਾਇ॥ਧੰਧੈਕੂੜਿਵਿਆਪਿਆਜਮਪੁਰਿਚੋਟਾਖਾਇ॥੩॥
ਨਾਨਕਸਭੁਕਿਛੁਆਪੇਆਪਿਹੈਦੂਜਾਨਾਹੀਕੋਇ॥ਭਗਤਿਖਜਾਨਾਬਖਸਿਓਨੁਗੁਰਮੁ
ਖਾਸੁਖੁਹੋਇ॥੪॥੩॥ਮਾਰੂਮਹਲਾ੩ ॥ਸਚਿਰਤੇਸੇਟੋਲਿਲਹੁਸੇਵਿਰਲੇ
ਸੰਸਾਰਿ॥ਤਿਨਮਿਲਿਆਮੁਖੁਉਜਲਾਜਪਿਨਾਮੁਮੁਰਾਰਿ॥੧॥ਬਾਬਾਸਾਚਾਸਾਹਿਬੁ
ਰਿਦੈਸਮਾਲਿ॥ਸਤਿਗੁਰੁਅਪਨਾਪੁਛਿਦੇਖੁਲੇਹੁਵਖਰੁਭਾਲਿ॥੧॥ਰਹਾਉ॥ਇਕੁ
ਸਚਾਸਭਸੇਵਦੀਧੁਰਿਭਾਗਿਮਿਲਾਵਾਹੋਇ॥ਗੁਰਮੁਖਿਮਿਲੇਸੇਨਵਿਛੁੜਹਿਪਾਵ
ਹਿਸਚੁਸੋਇ॥੨॥ਇਕਿਭਗਤੀਸਾਰਨਜਾਣਨੀਮਨਮੁਖਭਰਮਿਭੁਲਾਇ॥ਓਨਾਵਿ
ਚਿਆਪਿਵਰਤਦਾਕਰਣਾਕਿਛੂਨਜਾਇ॥੩॥ਜਿਸੁਨਾਲਿਜੋਰੁਨਚਲਈਖਲੇਕੀ
ਚੈਅਰਦਾਸਿ॥ਨਾਨਕਗੁਰਮੁਖਿਨਾਮੁਮਨਿਵਸੈਤਾਸੁਣਿਕਰੇਸਾਬਾਸਿ॥੪॥੪॥ਮਾਰੂ
ਮਹਲਾ੩ ॥ਮਾਰੂਤੇਸੀਤਲੁਕਰੇਮਨੂਰਹੁਕੰਚਨੁਹੋਇ॥ਸੋਸਾਚਾਸਾਲਾਹੀਐ
ਤਿਸੁਜੇਵਡੁਅਵਰੁਨਕੋਇ॥੧॥ਮੇਰੇਮਨਅਨਦਿਨੁਧਿਆਇਹਰਿਨਾਉ॥ਸਤਿਗੁਰ
ਕੈਬਚਨਿਅਰਾਧਿਤੂਅਨਦਿਨੁਗੁਣਗਾਉ॥੧॥ਰਹਾਉ॥ਗੁਰਮੁਖਿਏਕੋਜਾਣੀਐਜਾ
ਸਤਿਗੁਰੁਦੇਇਬੁਝਾਇ॥ਸੋਸਤਿਗੁਰੁਸਾਲਾਹੀਐਜਿਦੂਏਹਸੋਝੀਪਾਇ॥੨॥ਸਤਿ
ਗੁਰੁਛੋਡਿਦੂਜੈਲਗੇਕਿਆਕਰਨਿਅਗੈਜਾਇ॥ਜਮਪੁਰਿਬਧੇਮਾਰੀਅਹਿਬਹੁਤੀ
ਮਿਲੈਸਜਾਇ॥੩॥ਮੇਰਾਪ੍ਰਭੁਵੇਪਰਵਾਹੁਹੈਨਾਤਿਸੁਤਿਲੁਨਤਮਾਇ॥ਨਾਨਕਤਿਸੁਸ
ਰਣਾਈਭਜਿਪਉਆਪੇਬਖਸਿਮਿਲਾਇ॥੪॥੫॥

ਮਾਰੂਮਹਲਾ੪ ਘਰੁ੨ ੴਸਤਿਗੁਰਪ੍ਰਸਾਦਿ॥

ਜਪਿਓਨਾਮੁਸੁਕਜਨਕਗੁਰਬਚਨੀਹਰਿਹਰਿਸਰਣਿਪਰੇ॥ਦਾਲਦੁਭੰਜਿਸੁਦਾਮੇ
ਮਿਲਿਓਭਗਤੀਭਾਇਤਰੇ॥ਭਗਤਿਵਛਲੁਹਰਿਨਾਮੁਕ੍ਰਿਤਾਰਥੁਗੁਰਮੁਖਿਕ੍ਰਿਪਾ

ਕਰੇ॥੧॥ਮੇਰੇਮਨਨਾਮੁਜਪਤਉਧਰੇ॥ਧ੍ਰੂਪ੍ਰਹਿਲਾਦੁਬਿਦਰੁਦਾਸੀਸੁਤੁਗੁਰਮੁਖਿਨਾਮਿ
ਤਰੇ॥੧॥ਰਹਾਉ॥ਕਲਿਜੁਗਿਨਾਮੁਪ੍ਰਧਾਨੁਪਦਾਰਥੁਭਗਤਜਨਾਉਧਰੇ॥ਨਾਮਾਜੈਦੇਉ
ਕਬੀਰੁਤ੍ਰਿਲੋਚਨੁਸਭਿਦੋਖਗਏਚਮਰੇ॥ਗੁਰਮੁਖਿਨਾਮਿਲਗੇਸੇਉਧਰੇਸਭਿਕਿਲ
ਬਿਖਪਾਪਟਰੇ॥੨॥ਜੋਜੋਨਾਮੁਜਪੈਅਪਰਾਧੀਸਭਿਤਿਨਕੇਦੋਖਪਰਹਰੇ॥ਬੇਸੁ
ਆਰਵਤਅਜਾਮਲੁਉਧਰਿਓਮੁਖਿਬੋਲੈਨਾਰਾਇਣੁਨਰਹਰੇ॥ਨਾਮੁਜਪਤਉਗ੍ਰਸੈ
ਣਿਗਤਿਪਾਈਤੋੜਿਬੰਧਨਮੁਕਤਿਕਰੇ॥੩॥ਜਨਕਉਆਪਿਅਨੁਗ੍ਰਹੁਕੀਆਹ
ਰਿਅੰਗੀਕਾਰੁਕਰੇ॥ਸੇਵਕਪੈਜਰਖੈਮੇਰਾਗੋਵਿਦੁਸਰਣਿਪਰੇਉਧਰੇ॥ਜਨਨਾਨਕਹ
ਰਿਕਿਰਪਾਧਾਰੀਉਰਧਾਰਿਓਨਾਮੁਹਰੇ॥੪॥੧॥ਮਾਰੂਮਹਲਾ੪ ॥ਸਿਧਸਮਾ
ਧਿਜਪਿਓਲਿਵਲਾਈਸਾਧਿਕਮੁਨਿਜਪਿਆ॥ਜਤੀਸਤੀਸੰਤੋਖੀਧਿਆਇ
ਆਮੁਖਿਇੰਦ੍ਰਾਦਿਕਰਵਿਆ॥ਸਰਣਿਪਰੇਜਪਿਓਤੇਭਾਏਗੁਰਮੁਖਿਪਾਰਿਪ
ਆ॥੧॥ਮੇਰੇਮਨਨਾਮੁਜਪਤਤਰਿਆ॥ਧੰਨਾਜਟੁਬਾਲਮੀਕੁਬਟਵਾਰਾਗੁਰਮੁਖਿ
ਪਾਰਿਪਇਆ॥੧॥ਰਹਾਉ॥ਸੁਰਿਨਰਗਣਗੰਧਰਬੇਜਪਿਓਰਿਖਿਬਪੁਰੈਹਰਿ
ਗਾਇਆ॥ਸੰਕਰਿਬ੍ਰਹਮੈਦੇਵੀਜਪਿਓਮੁਖਿਹਰਿਹਰਿਨਾਮੁਜਪਿਆ॥ਹਰਿਹਰਿ
ਨਾਮਿਜਿਨਾਮਨੁਭੀਨਾਤੇਗੁਰਮੁਖਿਪਾਰਿਪਇਆ॥੨॥ਕੋਟਿਕੋਟਿਤੇਤੀਸਧਿ
ਆਇਓਹਰਿਜਪਤਿਆਅੰਤੁਨਪਾਇਆ॥ਬੇਦਪੁਰਾਣਸਿਮ੍ਰਿਤਿਹਰਿਜਪਿਆਮੁ
ਖਿਪੰਡਿਤਹਰਿਗਾਇਆ॥ਨਾਮੁਰਸਾਲੁਜਿਨਾਮਨਿਵਸਿਆਤੇਗੁਰਮੁਖਿਪਾਰਿ
ਪਇਆ॥੩॥ਅਨਤਤਰੰਗੀਨਾਮੁਜਿਨਜਪਿਆਮੈਗਣਤਨਕਰਿਸਕਿਆ॥ਗੋਵਿ
ਦੁਕਿਰਪਾਕਰੇਥਾਇਪਾਏਜੋਹਰਿਪ੍ਰਭਮਨਿਭਾਇਆ॥ਗੁਰਿਧਾਰਿਕਿਰਪਾਹਰਿਨਾ
ਮੁਦ੍ਰਿੜਾਇਓਜਨਨਾਨਕਨਾਮੁਲਇਆ॥੪॥੨॥

ਮਾਰੂਮਹਲਾ੪ ਘਰੁ੩ ੴ ਸਤਿਗੁਰਪ੍ਰਸਾਦਿ॥

ਹਰਿਹਰਿਨਾਮੁਨਿਧਾਨੁਲੈਗੁਰਮਤਿਹਰਿਪਤਿਪਾਇ॥ਹਲਤਿਪਲਤਿਨਾਲਿਚਲ
ਦਾਹਰਿਅੰਤੇਲਏਛਡਾਇ॥ਜਿਥੈਅਵਘਟਗਲੀਆਭੀੜੀਆਤਿਥੈਹਰਿਹਰਿ
ਮੁਕਤਿਕਰਾਇ॥੧॥ਮੇਰੇਸਤਿਗੁਰਾਮੈਹਰਿਹਰਿਨਾਮੁਦ੍ਰਿੜਾਇ॥ਮੇਰਾਮਾਤਪਿਤਾ

ਤਬੰਧਪੋਮੈਹਰਿਬਿਨੁਅਵਰੁਨਮਾਇ॥੧॥ਰਹਾਉ॥ਮੈਹਰਿਬਿਰਹੀਹਰਿਨਾਮੁਹੈਕੋਈ
ਆਣਿਮਿਲਾਵੈਮਾਇ॥ਤਿਸੁਆਗੈਮੈਜੋਦੜੀਮੇਰਾਪ੍ਰੀਤਮੁਦੇਇਮਿਲਾਇ॥ਸਤਿ
ਗੁਰੁਪੁਰਖੁਦਇਆਲਪ੍ਰਭੁਹਰਿਮੇਲੇਢਿਲਨਪਾਇ॥੨॥ਜਿਨਹਰਿਹਰਿਨਾਮੁਨ
ਚੇਤਿਓਸੇਭਾਗਹੀਣਮਰਿਜਾਇ॥ਓਇਫਿਰਿਫਿਰਿਜੋਨਿਭਵਾਈਅਹਿਮਰਿਜੰ
ਮਹਿਆਵੈਜਾਇ॥ਓਇਜਮਦਰਿਬਧੇਮਾਰੀਅਹਿਹਰਿਦਰਗਹਮਿਲੈਸਜਾਇ॥੩॥
ਤੂਪ੍ਰਭੁਹਮਸਰਣਾਗਤੀਮੋਕਉਮੇਲਿਲੈਹੁਹਰਿਰਾਇ॥ਹਰਿਧਾਰਿਕ੍ਰਿਪਾਜਗ
ਜੀਵਨਾਗੁਰਸਤਿਗੁਰਕੀਸਰਣਾਇ॥ਹਰਿਜੀਉਆਪਿਦਇਆਲੁਹੋਇਜਨ
ਨਾਨਕਹਰਿਮੇਲਾਇ॥੪॥੧॥੩॥ਮਾਰੂਮਹਲਾ੪ ॥ਹਉਪੂੰਜੀਨਾਮੁਦ
ਸਾਇਦਾਕੋਦਸੇਹਰਿਧਨੁਰਾਸਿ॥ਹਉਤਿਸੁਵਿਟਹੁਖਨਖੰਨੀਐਮੈਮੇਲੇਹਰਿਪ੍ਰਭਪਾ
ਸਿ॥ਮੈਅੰਤਰਿਪ੍ਰੇਮੁਪਿਰੰਮਕਾਕਿਉਸਜਣੁਮਿਲੈਮਿਲਾਸਿ॥੧॥ਮਨਪਿਆਰਿ
ਆਮਿਤ੍ਰਾਮੈਹਰਿਹਰਿਨਾਮੁਧਨੁਰਾਸਿ॥ਗੁਰਿਪੂਰੈਨਾਮੁਦ੍ਰਿੜਾਇਆਹਰਿਧੀਰਕਹ
ਰਿਸਾਬਾਸਿ॥੧॥ਰਹਾਉ॥ਹਰਿਹਰਿਆਪਿਮਿਲਾਇਗੁਰੂਮੈਦਸੇਹਰਿਧਨੁਰਾਸਿ॥
ਬਿਨੁਗੁਰਪ੍ਰੇਮੁਨਲਭਈਜਨਵੇਖਹੁਮਨਿਨਿਰਜਾਸਿ॥ਹਰਿਗੁਰਵਿਚਿਆਪੁ
ਰਖਿਆਹਰਿਮੇਲੇਗੁਰਸਾਬਾਸਿ॥੨॥ਸਾਗਰਭਗਤਿਭੰਡਾਰਹਰਿਪੂਰੇਸਤਿਗੁ
ਰਪਾਸਿ॥ਸਤਿਗੁਰੁਤੁਠਾਖੋਲਿਦੇਇਮੁਖਿਗੁਰਮੁਖਿਹਰਿਪ੍ਰਗਾਸਿ॥ਮਨਮੁਖਿ
ਭਾਗਵਿਹੂਣਿਆਤਿਖਮੁਈਆਕੰਧੀਪਾਸਿ॥੩॥ਗੁਰੁਦਾਤਾਦਾਤਾਰੁਹੈਹਉਮਾ
ਗਉਦਾਨੁਗੁਰਪਾਸਿ॥ਚਿਰੀਵਿਛੁੰਨਾਮੇਲਿਪ੍ਰਭਮੈਮਨਿਤਨਿਵਡੜੀਆਸ॥ਗੁ
ਰਭਾਵੈਸੁਣਿਬੇਨਤੀਜਨਨਾਨਕਕੀਅਰਦਾਸਿ॥੪॥੨॥੪॥ਮਾਰੂਮਹਲਾ੪
॥ਹਰਿਹਰਿਕਥਾਸੁਣਾਇਪ੍ਰਭਗੁਰਮਤਿਹਰਿਰਿਦੈਸਮਾਣੀ॥ਜਪਿਹਰਿਹਰਿਕ
ਥਾਵਡਭਾਗੀਆਹਰਿਉਤਮਪਦੁਨਿਰਬਾਣੀ॥ਗੁਰਮੁਖਾਮਨਿਪਰਤੀਤਿਹੈਗੁਰਿ
ਪੂਰੈਨਾਮਿਸਮਾਣੀ॥੧॥ਮਨਮੇਰੇਮੈਹਰਿਹਰਿਕਥਾਮਨਿਭਾਣੀ॥ਹਰਿਹਰਿਕਥਾ
ਨਿਤਸਦਾਕਰਿਗੁਰਮੁਖਿਅਕਥਕਹਾਣੀ॥੧॥ਰਹਾਉ॥ਮੈਮਨੁਤਨੁਖੋਜਿਢੰਢੋਲਿ
ਆਕਿਉਪਾਈਐਅਕਥਕਹਾਣੀ॥ਸੰਤਜਨਾਮਿਲਿਪਾਇਆਸੁਣਿਅਕਥ

ਕਥਾ ਮਨਿ ਭਾਣੀ ॥ ਮੇਰੈ ਮਨਿ ਨਿਤ ਨਿਤ ਨਾਮੁ ਅਧਾਰੁ ਹਰਿ ਮੇਲੇ ਪੁਰਖੁ ਸੁਜਾਣੀ ॥੨॥ ਗੁਰ ਪੁਰਖੈ ਪੁਰਖੁ ਮਿਲਾਇ ਪ੍ਰਭ ਮਿਲਿ ਸੁਰਤੀ ਸੁਰਤਿ ਸਮਾਣੀ ॥ ਵਡਭਾਗੀ ਗੁਰੁ ਸੇਵਿਆ ਹਰਿ ਪਾਇਆ ਸੁਘੜੁ ਸੁਜਾਣੀ ॥ ਮਨਮੁਖ ਭਾਗ ਵਿਹੂਣਿਆ ਤਿਨ ਦੁਖੀ ਰੈਣਿ ਵਿਹਾਣੀ ॥੩॥ ਹਮ ਜਾਚਿਕ ਦੀਨ ਪ੍ਰਭ ਤੇਰਿਆ ਮੁਖਿ ਦੀਜੈ ਅੰਮ੍ਰਿਤ ਬਾਣੀ ॥ ਸਤਿਗੁਰੁ ਮੇਰਾ ਮਿਤ੍ਰੁ ਪ੍ਰਭ ਹਰਿ ਮੇਲਹੁ ਸੁਘੜੁ ਸੁਜਾਣੀ ॥ ਜਨ ਨਾਨਕ ਸਰਣਾਗਤੀ ਕਰਿ ਕਿਰਪਾ ਨਾਮਿ ਸਮਾਣੀ ॥੪॥੩॥੫॥

ਮਾਰੂ ਮਹਲਾ ੪ ॥

ਹਰਿ ਭਾਉ ਲਗਾ ਬੈਰਾਗੀਆ ਵਡਭਾਗੀ ਹਰਿ ਮਨਿ ਰਾਖੁ ॥ ਮਿਲਿ ਸੰਗਤਿ ਸਰਧਾ ਊਪਜੈ ਗੁਰ ਸਬਦੀ ਹਰਿ ਰਸੁ ਚਾਖੁ ॥ ਸਭੁ ਮਨੁ ਤਨੁ ਹਰਿਆ ਹੋਇਆ ਗੁਰਬਾਣੀ ਹਰਿ ਗੁਣ ਭਾਖੁ ॥੧॥ ਮਨ ਪਿਆਰਿਆ ਮਿਤ੍ਰਾ ਹਰਿ ਹਰਿ ਨਾਮ ਰਸੁ ਚਾਖੁ ॥ ਗੁਰਿ ਪੂਰੈ ਹਰਿ ਪਾਇਆ ਹਲਤਿ ਪਲਤਿ ਪਤਿ ਰਾਖੁ ॥੧॥ ਰਹਾਉ ॥ ਹਰਿ ਹਰਿ ਨਾਮੁ ਧਿਆਈਐ ਹਰਿ ਕੀਰਤਿ ਗੁਰਮੁਖਿ ਚਾਖੁ ॥ ਤਨੁ ਧਰਤੀ ਹਰਿ ਬੀਜੀਐ ਵਿਚਿ ਸੰਗਤਿ ਹਰਿ ਪ੍ਰਭ ਰਾਖੁ ॥ ਅੰਮ੍ਰਿਤੁ ਹਰਿ ਹਰਿ ਨਾਮੁ ਹੈ ਗੁਰਿ ਪੂਰੈ ਹਰਿ ਰਸੁ ਚਾਖੁ ॥੨॥ ਮਨਮੁਖ ਤ੍ਰਿਸਨ ਭਰਿ ਰਹੇ ਮਨਿ ਆਸਾ ਦਹ ਦਿਸ ਬਹੁ ਲਾਖੁ ॥ ਬਿਨੁ ਨਾਵੈ ਧ੍ਰਿਗੁ ਜੀਵਦੇ ਵਿਚਿ ਬਿਸਟਾ ਮਨਮੁਖ ਰਾਖੁ ॥ ਓਇ ਆਵਹਿ ਜਾਹਿ ਭਵਾਈਅਹਿ ਬਹੁ ਜੋਨੀ ਦੁਰਗੰਧ ਭਾਖੁ ॥੩॥ ਤ੍ਰਾਹਿ ਤ੍ਰਾਹਿ ਸਰਣਾਗਤੀ ਹਰਿ ਦਇਆ ਧਾਰਿ ਪ੍ਰਭ ਰਾਖੁ ॥ ਸੰਤਸੰਗਤਿ ਮੇਲਾਪੁ ਕਰਿ ਹਰਿ ਨਾਮੁ ਮਿਲੈ ਪਤਿ ਸਾਖੁ ॥ ਹਰਿ ਹਰਿ ਨਾਮੁ ਧਨੁ ਪਾਇਆ ਜਨ ਨਾਨਕ ਗੁਰਮਤਿ ਭਾਖੁ ॥੪॥੪॥੬॥

ਮਾਰੂ ਮਹਲਾ ੪ ਘਰੁ ੫ ੴ ਸਤਿਗੁਰ ਪ੍ਰਸਾਦਿ ॥

ਹਰਿ ਹਰਿ ਭਗਤਿ ਭਰੇ ਭੰਡਾਰਾ ॥ ਗੁਰਮੁਖਿ ਰਾਮੁ ਕਰੇ ਨਿਸਤਾਰਾ ॥ ਜਿਸ ਨੋ ਕ੍ਰਿਪਾ ਕਰੇ ਮੇਰਾ ਸੁਆਮੀ ਸੋ ਹਰਿ ਕੇ ਗੁਣ ਗਾਵੈ ਜੀਉ ॥੧॥ ਹਰਿ ਹਰਿ ਕ੍ਰਿਪਾ ਕਰੇ ਬਨਵਾਲੀ ॥ ਹਰਿ ਹਿਰਦੈ ਸਦਾ ਸਦਾ ਸਮਾਲੀ ॥ ਹਰਿ ਹਰਿ ਨਾਮੁ ਜਪਹੁ ਮੇਰੇ ਜੀਅੜੇ ਜਪਿ ਹਰਿ ਹਰਿ ਨਾਮੁ ਛਡਾਵੈ ਜੀਉ ॥੧॥ ਰਹਾਉ ॥ ਸੁਖ ਸਾਗਰੁ ਅੰਮ੍ਰਿਤੁ ਹਰਿ ਨਾਉ ॥ ਮੰਗਤ ਜਨੁ ਜਾਚੈ ਹਰਿ ਦੇਹੁ ਪਸਾਉ ॥ ਹਰਿ ਸਤਿ ਸਤਿ ਸਦਾ ਹਰਿ ਸਤਿ ਹਰਿ ਸਤਿ ਮੇਰੈ ਮਨਿ ਭਾਵੈ ਜੀਉ ॥੨॥ ਨਵੇ ਛਿਦ੍ਰ ਸ੍ਰਵਹਿ ਅਪਵਿਤ੍ਰਾ ॥ ਬੋਲਿ ਹਰਿ ਨਾਮੁ ਪਵਿਤ੍ਰ ਸਭਿ ਕਿਤਾ ॥ ਜੇ

ਸੁਪ੍ਰਸੰਨੁ ਹੋਵੈ ਮੇਰਾ ਸੁਆਮੀ ਹਰਿ ਸਿਮਰਤ ਮਲੁ ਲਹਿ ਜਾਵੈ ਜੀਉ ॥੩॥ ਮਾਇਆ ਮੋਹੁ ਬਿਖਮੁ ਹੈ ਭਾਰੀ ॥ ਕਿਉ ਤਰੀਐ ਦੁਤਰੁ ਸੰਸਾਰੀ ॥ ਸਤਿਗੁਰੁ ਬੋਹਿਥੁ ਦੇਇ ਪ੍ਰਭੁ ਸਾਚਾ ਜਪਿ ਹਰਿ ਹਰਿ ਪਾਰਿ ਲੰਘਾਵੈ ਜੀਉ ॥੪॥ ਤੂ ਸਰਬਤ੍ਰ ਤੇਰਾ ਸਭੁ ਕੋਈ ॥ ਜੋ ਤੂ ਕਰਹਿ ਸੋਈ ਪ੍ਰਭ ਹੋਈ ॥ ਜਨੁ ਨਾਨਕੁ ਗੁਣ ਗਾਵੈ ਬੇਚਾਰਾ ਹਰਿ ਭਾਵੈ ਹਰਿ ਥਾਇ ਪਾਵੈ ਜੀਉ ॥੫॥੧॥੭॥

ਮਾਰੂ ਮਹਲਾ ੪ ॥

ਹਰਿ ਹਰਿ ਨਾਮੁ ਜਪਹੁ ਮਨ ਮੇਰੇ ॥ ਸਭਿ ਕਿਲਵਿਖ ਕਾਟੈ ਹਰਿ ਤੇਰੇ ॥ ਹਰਿ ਧਨੁ ਰਾਖਹੁ ਹਰਿ ਧਨੁ ਸੰਚਹੁ ਹਰਿ ਚਲਦਿਆ ਨਾਲਿ ਸਖਾਈ ਜੀਉ ॥੧॥ ਜਿਸ ਨੋ ਕ੍ਰਿਪਾ ਕਰੇ ਸੋ ਧਿਆਵੈ ॥ ਨਿਤ ਹਰਿ ਜਪੁ ਜਾਪੈ ਜਪਿ ਹਰਿ ਸੁਖੁ ਪਾਵੈ ॥ ਗੁਰ ਪਰਸਾਦੀ ਹਰਿ ਰਸੁ ਆਵੈ ਜਪਿ ਹਰਿ ਹਰਿ ਪਾਰਿ ਲੰਘਾਈ ਜੀਉ ॥੧॥ ਰਹਾਉ ॥ ਨਿਰਭਉ ਨਿਰੰਕਾਰੁ ਸਤਿ ਨਾਮੁ ॥ ਜਗ ਮਹਿ ਸ੍ਰੇਸਟੁ ਊਤਮ ਕਾਮੁ ॥ ਦੁਸਮਨ ਦੂਤ ਜਮਕਾਲੁ ਠੇਹ ਮਾਰਉ ਹਰਿ ਸੇਵਕ ਨੇੜਿ ਨ ਜਾਈ ਜੀਉ ॥੨॥ ਜਿਸੁ ਉਪਰਿ ਹਰਿ ਕਾ ਮਨੁ ਮਾਨਿਆ ॥ ਸੋ ਸੇਵਕੁ ਚਹੁ ਜੁਗ ਚਹੁ ਕੁੰਟ ਜਾਨਿਆ ॥ ਜੇ ਉਸ ਕਾ ਬੁਰਾ ਕਹੈ ਕੋਈ ਪਾਪੀ ਤਿਸੁ ਜਮਕੰਕਰੁ ਖਾਈ ਜੀਉ ॥੩॥ ਸਭ ਮਹਿ ਏਕੁ ਨਿਰੰਜਨ ਕਰਤਾ ॥ ਸਭਿ ਕਰਿ ਕਰਿ ਵੇਖੈ ਅਪਣੇ ਚਲਤਾ ॥ ਜਿਸੁ ਹਰਿ ਰਾਖੈ ਤਿਸੁ ਕਉਣੁ ਮਾਰੈ ਜਿਸੁ ਕਰਤਾ ਆਪਿ ਛਡਾਈ ਜੀਉ ॥੪॥ ਹਉ ਅਨਦਿਨੁ ਨਾਮੁ ਲਈ ਕਰਤਾਰੇ ॥ ਜਿਨਿ ਸੇਵਕ ਭਗਤ ਸਭੇ ਨਿਸਤਾਰੇ ॥ ਦਸ ਅਠ ਚਾਰਿ ਵੇਦ ਸਭਿ ਪੂਛਹੁ ਜਨ ਨਾਨਕ ਨਾਮੁ ਛਡਾਈ ਜੀਉ ॥੫॥੨॥੮॥

ਮਾਰੂ ਮਹਲਾ ੫ ਘਰੁ ੨ ੴ ਸਤਿਗੁਰ ਪ੍ਰਸਾਦਿ ॥

ਡਰਪੈ ਧਰਤਿ ਅਕਾਸੁ ਨਖਤ੍ਰਾ ਸਿਰ ਊਪਰਿ ਅਮਰੁ ਕਰਾਰਾ ॥ ਪਉਣੁ ਪਾਣੀ ਬੈਸੰਤਰੁ ਡਰਪੈ ਡਰਪੈ ਇੰਦ੍ਰੁ ਬਿਚਾਰਾ ॥੧॥ ਏਕਾ ਨਿਰਭਉ ਬਾਤ ਸੁਨੀ ॥ ਸੋ ਸੁਖੀਆ ਸੋ ਸਦਾ ਸੁਹੇਲਾ ਜੋ ਗੁਰ ਮਿਲਿ ਗਾਇ ਗੁਨੀ ॥੧॥ ਰਹਾਉ ॥ ਦੇਹਧਾਰ ਅਰੁ ਦੇਵਾ ਡਰਪਹਿ ਸਿਧ ਸਾਧਿਕ ਡਰਿ ਮੁਇਆ ॥ ਲਖ ਚਉਰਾਸੀਹ ਮਰਿ ਮਰਿ ਜਨਮੇ ਫਿਰਿ ਫਿਰਿ ਜੋਨੀ ਜੋਇਆ ॥੨॥ ਰਾਜਸੁ ਸਾਤਕੁ ਤਾਮਸੁ ਡਰਪਹਿ ਕੇਤੇ ਰੂਪ ਉਪਾਇਆ ॥ ਛਲ ਬਪੁਰੀ ਇਹ ਕਉਲਾ ਡਰਪੈ ਅਤਿ ਡਰਪੈ ਧਰਮ ਰਾਇਆ ॥੩॥ ਸਗਲ ਸਮਗ੍ਰੀ ਡਰਹਿ

ਬਿਆਪੀਬਿਨੁਡਰਕਰਣੈਹਾਰਾ॥ਕਹੁਨਾਨਕਭਗਤਨਕਾਸੰਗੀਭਗਤੀਸੋਹਿਦਰਬਾ
ਰਾ॥੪॥੧॥ਮਾਰੂਮਹਲਾ੫ ॥ਪੰਚਬਰਖਕੋਅਨਾਥੁਧ੍ਰੂਬਾਰਿਕੁਹਰਿਸਿਮ੍ਰਤ
ਅਮਰਅਟਾਰੇ॥ਪੁਤ੍ਰਹੇਤਿਨਾਰਾਇਣੁਕਹਿਓਜਮਕੰਕਰਮਾਰਿਬਿਦਾਰੇ॥੧॥ਮੇਰੇਠਾ
ਕੁਰਕੇਤੇਅਗਨਤਉਧਾਰੇ॥ਮੋਹਿਦੀਨਅਲਪਮਤਿਨਿਰਗੁਣਪਰਿਓਸਰਣਿਦੁਆ
ਰੇ॥੧॥ਰਹਾਉ॥ਬਾਲਮੀਕੁਸੁਪਚਾਰੋਤਰਿਓਬਧਿਕਤਰੇਬਿਚਾਰੇ॥ਏਕਨਿਮਖਮ
ਨਮਾਹਿਅਰਾਧਿਓਗਜਪਤਿਪਾਰਿਉਤਾਰੇ॥੨॥ਕੀਨੀਰਖਿਆਭਗਤਪ੍ਰਹਿਲਾਦੈ
ਹਰਨਾਖਸਨਖਹਿਬਿਦਾਰੇ॥ਬਿਦਰੁਦਾਸੀਸੁਤੁਭਇਓਪੁਨੀਤਾਸਗਲੇਕੁਲਉਜਾ
ਰੇ॥੩॥ਕਵਨਪਰਾਧਬਤਾਵਉਅਪੁਨੇਮਿਥਿਆਮੋਹਮਗਨਾਰੇ॥ਆਇਓਸਾਮਾ
ਨਕਓਟਹਰਿਕੀਲੀਜੈਭੁਜਾਪਸਾਰੇ॥੪॥੨॥ਮਾਰੂਮਹਲਾ੫ ॥ਵਿਤਨਵਿਤ
ਭ੍ਰਮਿਓਬਹੁਭਾਤੀਅਨਿਕਜਤਨਕਰਿਧਾਏ॥ਜੋਜੋਕਰਮਕੀਏਹਉਹਉਮੈਤੇਤੇਭਏ
ਅਜਾਏ॥੧॥ਅਵਰਦਿਨਕਾਹੂਕਾਜਨਲਾਏ॥ਸੋਦਿਨੁਮੋਕਉਦੀਜੈਪ੍ਰਭਜੀਉ
ਜਾਦਿਨਹਰਿਜਸੁਗਾਏ॥੧॥ਰਹਾਉ॥ਪੁਤ੍ਰਕਲਤ੍ਰਗ੍ਰਿਹਦੇਖਿਪਸਾਰਾਇਸਹੀ
ਉਰਝਾਏ॥ਮਾਇਆਮਦਚਾਖਿਭਏਉਦਮਾਤੇਹਰਿਹਰਿਕਬਹੁਨਗਾਏ॥੨॥ਈ
ਹਬਿਧਿਖੋਜੀਬਹੁਪਰਕਾਰਾਬਿਨੁਸੰਤਨਨਹੀਪਾਏ॥ਤੁਮਦਾਤਾਰਵਡੇਪ੍ਰਭਸੰਮ੍ਰਥ
ਮਾਗਨਕਉਦਾਨੁਆਏ॥੩॥ਤਿਆਗਿਓਸਗਲਾਮਾਨੁਮਹਤਾਦਾਸਰੇਣਸਰਣਾ
ਏ॥ਕਹੁਨਾਨਕਹਰਿਮਿਲਿਭਏਏਕੈਮਹਾਅਨੰਦਸੁਖਪਾਏ॥੪॥੩॥ਮਾਰੂਮਹਲਾ
੫ ॥ਕਵਨਥਾਨਧੀਰਿਓਹੈਨਾਮਾਕਵਨਬਸਤੁਅਹੰਕਾਰਾ॥ਕਵਨਚਿਹਨਸੁਨਿ
ਊਪਰਿਛੋਹਿਓਮੁਖਤੇਸੁਨਿਕਰਿਗਾਰਾ॥੧॥ਸੁਨਹੁਰੇਤੂਕਉਨੁਕਹਾਤੇਆਇਓਏਤੀ
ਨਜਾਨਉਕੇਤੀਕਮੁਦਤਿਚਲਤੇਖਬਰਿਨਪਾਇਓ॥੧॥ਰਹਾਉ॥ਸਹਨਸੀਲ
ਪਵਨਅਰੁਪਾਣੀਬਸੁਧਾਖਿਮਾਨਿਭਰਾਤੇ॥ਪੰਚਤਤਮਿਲਿਭਇਓਸੰਜੋਗਾਇਨ
ਮਹਿਕਵਨਦੁਰਾਤੇ॥੨॥ਜਿਨਿਰਚਿਰਚਿਆਪੁਰਖਿਬਿਧਾਤੈਨਾਲੇਹਉਮੈਪਾਈ
ਜਨਮਮਰਣੁਉਸਹੀਕਉਹੈਰੇਓਹਾਆਵੈਜਾਈ॥੩॥ਬਰਨੁਚਿਹਨੁਨਾਹੀਕਿਛੁਰਚ
ਨਾਮਿਥਿਆਸਗਲਪਸਾਰਾ॥ਭਣਤਿਨਾਨਕੁਜਬਖੇਲੁਉਝਾਰੈਤਬਏਕੈਏਕੰਕਾ

ਰਾ॥੪॥੪॥ਮਾਰੂਮਹਲਾ੫ ॥ਮਾਨਮੋਹਅਰੁਲੋਭਵਿਕਾਰਾਬੀਓਚੀਤਿਨਘਾ
ਲਿਓ॥ਨਾਮਰਤਨੁਗੁਣਾਹਰਿਬਣਜੇਲਾਦਿਵਖਰੁਲੈਚਾਲਿਓ॥੧॥ਸੇਵਕਕੀ
ਓੜਕਿਨਿਬਹੀਪ੍ਰੀਤਿ॥ਜੀਵਤਸਾਹਿਬੁਸੇਵਿਓਅਪਨਾਚਲਤੇਰਾਖਿਓਚੀਤਿ॥
੧॥ਰਹਾਉ॥ਜੈਸੀਆਗਿਆਕੀਨੀਠਾਕੁਰਿਤਿਸਤੇਮੁਖੁਨਹੀਮੋਰਿਓ॥ਸਹਜੁਅ
ਨੰਦੁਰਖਿਓਗ੍ਰਿਹਭੀਤਰਿਉਠਿਉਆਹੂਕਉਦਉਰਿਓ॥੨॥ਆਗਿਆਮਹਿਭੂ
ਖਸੋਈਕਰਿਸੂਖਾਸੋਗਹਰਖਨਹੀਜਾਨਿਓ॥ਜੋਜੋਹੁਕਮੁਭਇਓਸਾਹਿਬਕਾਸੋਮਾ
ਥੈਲੇਮਾਨਿਓ॥੩॥ਭਇਓਕ੍ਰਿਪਾਲੁਠਾਕੁਰੁਸੇਵਕਕਉਸਵਰੇਹਲਤਪਲਾਤਾ॥
ਧੰਨੁਸੇਵਕੁਸਫਲੁਓਹੁਆਇਆਜਿਨਿਨਾਨਕਖਸਮੁਪਛਾਤਾ॥੪॥੫॥ਮਾਰੂਮ
ਹਲਾ੫ ॥ਖੁਲਿਆਕਰਮੁਕ੍ਰਿਪਾਭਈਠਾਕੁਰਕੀਰਤਨੁਹਰਿਹਰਿਗਾਈ॥ਸ੍ਰ
ਮੁਥਾਕਾਪਾਏਬਿਸ੍ਰਾਮਾਮਿਟਿਗਈਸਗਲੀਧਾਈ॥੧॥ਅਬਮੋਹਿਜੀਵਨਪਦਵੀਪ
ਈ॥ਚੀਤਿਆਇਓਮਨਿਪੁਰਖੁਬਿਧਾਤਾਸੰਤਨਕੀਸਰਣਾਈ॥੧॥ਰਹਾਉ॥ਕਾਮੁ
ਕ੍ਰੋਧੁਲੋਭੁਮੋਹੁਨਿਵਾਰੇਨਿਵਰੇਸਗਲਬੈਰਾਈ॥ਸਦਹਜੂਰਿਹਾਜਰੁਹੈਨਾਜਰੁਕਤਹਿ
ਨਭਇਓਦੂਰਾਈ॥੨॥ਸੁਖਸੀਤਲਸਰਧਾਸਭਪੂਰੀਹੋਏਸੰਤਸਹਾਈ॥ਪਾਵਨਪ
ਤਿਤਕੀਏਖਿਨਭੀਤਰਿਮਹਿਮਾਕਥਨੁਨਜਾਈ॥੩॥ਨਿਰਭਉਭਏਸਗਲਭੈਖੋਏਗੋ
ਬਿਦਚਰਣਓਟਾਈ॥ਨਾਨਕੁਜਸੁਗਾਵੈਠਾਕੁਰਕਾਰੈਣਿਦਿਨਸੁਲਿਵਲਾਈ॥੪॥
੬॥ਮਾਰੂਮਹਲਾ੫ ॥ਜੋਸਮਰਥੁਸਰਬਗੁਣਨਾਇਕੁਤਿਸਕਉਕਬਹੁਨਗਾ
ਵਸਿਰੇ॥ਛੋਡਿਜਾਇਖਿਨਭੀਤਰਿਤਾਕਉਉਆਕਉਫਿਰਿਫਿਰਿਧਾਵਸਿਰੇ॥੧॥
ਅਪੁਨੇਪ੍ਰਭਕਉਕਿਉਨਸਮਾਰਸਿਰੇ॥ਬੈਰੀਸੰਗਿਰੰਗਰਸਿਰਚਿਆਤਿਸਸਿਉਜੀ
ਅਰਾਜਾਗਸਿਰੇ॥੧॥ਰਹਾਉ॥ਜਾਕੈਨਾਮਿਸੁਨਿਐਜਮੁਛੋਡੈਤਾਕੀਸਰਣਿਨਪਾਵ
ਸਿਰੇ॥ਕਾਢਿਦੇਇਸਿਆਲਬਪੁਰੇਕਉਤਾਕੀਓਟਟਿਕਾਵਸਿਰੇ॥੨॥ਜਿਸਕਾ
ਜਾਸੁਸੁਨਤਭਵਤਰੀਐਤਾਸਿਉਰੰਗੁਨਲਾਵਸਿਰੇ॥ਥੋਰੀਬਾਤਅਲਪਸੁਪਨੇਕੀ
ਬਹੁਰਿਬਹੁਰਿਅਟਕਾਵਸਿਰੇ॥੩॥ਭਇਓਪ੍ਰਸਾਦੁਕ੍ਰਿਪਾਨਿਧਿਠਾਕੁਰਸੰਤਸੰਗਿਪ
ਤਿਪਾਈ॥ਕਹੁਨਾਨਕਤ੍ਰੈਗੁਣਭ੍ਰਮੁਛੂਟਾਜਉਪ੍ਰਭਭਏਸਹਾਈ॥੪॥੭॥ਮਾਰੂਮਹ

ਲਾ ੫ ॥ਅੰਤਰਜਾਮੀਸਭਬਿਧਿਜਾਨੈਤਿਸਤੇਕਹਾਦੁਲਾਰਿਓ॥ਹਸਤਪਾਵ
ਝਰੇਖਿਨਭੀਤਰਿਅਗਨਿਸੰਗਿਲੈਜਾਰਿਓ॥੧॥ਮੂੜੇਤੈਮਨਿਤੇਰਾਮੁਬਿਸਾਰਿਓ॥ਲੂ
ਣੁਖਾਇਕਰਹਿਹਰਾਮਖੋਰੀਪੇਖਤਨੈਨਬਿਦਾਰਿਓ॥੧॥ਰਹਾਉ॥ਅਸਾਧਰੋਗੁਉਪ
ਜਿਓਤਨਭੀਤਰਿਟਰਤਨਕਾਹੂਟਾਰਿਓ॥ਪ੍ਰਭਬਿਸਰਤਮਹਾਦੁਖੁਪਾਇਓਇਹੁਨਾ
ਨਕਤਤੁਬੀਚਾਰਿਓ॥੨॥੮॥ਮਾਰੂਮਹਲਾ ੫ ॥ਚਰਨਕਮਲਪ੍ਰਭਰਾਖੇਚੀ
ਤਿ॥ਹਰਿਗੁਣਗਾਵਹਨੀਤਾਨੀਤ॥ਤਿਸੁਬਿਨੁਦੂਜਾਅਵਰੁਨਕੋਊ॥ਆਦਿਮਧਿਅੰ
ਤਿਹੈਸੋਊ॥੧॥ਸੰਤਨਕੀਓਟਆਪੇਆਪਿ॥੧॥ਰਹਾਉ॥ਜਾਕੈਵਸਿਹੈਸਗਲਸੰਸਾ
ਰੁ॥ਆਪੇਆਪਿਆਪਿਨਿਰੰਕਾਰੁ॥ਨਾਨਕਗਹਿਓਸਾਚਾਸੋਇ॥ਸੁਖੁਪਾਇਆਫਿਰਿ
ਦੂਖੁਨਹੋਇ॥੨॥੯॥

ਮਾਰੂਮਹਲਾ ੫ ਘਰੁ ੩ ੴ ਸਤਿਗੁਰਪ੍ਰਸਾਦਿ॥
ਪ੍ਰਾਨਸੁਖਦਾਤਾਜੀਅਸੁਖਦਾਤਾਤੁਮਕਾਹੇਬਿਸਾਰਿਓਅਗਿਆਨਥ॥ਹੋਛਾਮਦੁਚਾ
ਖਿਹੋਏਤੁਮਬਾਵਰਦੁਲਭਜਨਮੁਅਕਾਰਥ॥੧॥ਰੇਨਰਐਸੀਕਰਹਿਇਆਨਥ॥ਤ
ਜਿਸਾਰਿੰਗਧਰਭ੍ਰਮਿਤੂਭੂਲਾਮੋਹਿਲਪਟਿਓਦਾਸੀਸੰਗਿਸਾਨਥ॥੧॥ਰਹਾਉ॥ਧ
ਰਣੀਧਰੁਤਿਆਗਿਨੀਚਕੁਲਸੇਵਹਿਹਉਹਉਕਰਤਬਿਹਾਵਥ॥ਫੋਕਟਕਰਮ
ਕਰਹਿਅਗਿਆਨੀਮਨਮੁਖਿਅੰਧਕਹਾਵਥ॥੨॥ਸਤਿਹੋਤਾਅਸਤਿਕਰਿਮਾਨਿਆ
ਜੋਬਿਨਸਤਸੋਨਿਹਚਲੁਜਾਨਥ॥ਪਰਕੀਕਉਅਪਨੀਕਰਿਪਕਰੀਐਸੇਭੂਲਭੁਲਾ
ਨਥ॥੩॥ਖਤ੍ਰੀਬ੍ਰਾਹਮਣਸੂਦਵੈਸਸਭਏਕੈਨਾਮਿਤਰਾਨਥ॥ਗੁਰੁਨਾਨਕੁਉਪਦੇਸੁਕ
ਹਤੁਹੈਜੋਸੁਨੈਸੋਪਾਰਿਪਰਾਨਥ॥੪॥੧॥੧੦॥ਮਾਰੂਮਹਲਾ ੫ ॥ਗੁਪਤੁਕਰਤਾ
ਸੰਗਿਸੋਪ੍ਰਭੁਡਹਕਾਵਏਮਨੁਖਾਇ॥ਬਿਸਾਰਿਹਰਿਜੀਉਬਿਖੈਭੋਗਹਿਤਪਤਥੰਮ
ਗਲਿਲਾਇ॥੧॥ਰੇਨਰਕਾਇਪਰਗ੍ਰਿਹਿਜਾਇ॥ਕੁਚਲਕਠੋਰਕਾਮਿਗਰਧਭਤੁਮ
ਨਹੀਸੁਨਿਓਧਰਮਰਾਇ॥੧॥ਰਹਾਉ॥ਬਿਕਾਰਪਾਥਰਗਲਹਿਬਾਧੇਨਿੰਦਪੋਟਸਿ
ਰਾਇ॥ਮਹਾਸਾਗਰੁਸਮੁਦੁਲੰਘਨਾਪਾਰਿਨਪਰਨਾਜਾਇ॥੨॥ਕਾਮਿਕ੍ਰੋਧਿਲੋਭਿਮੋ
ਹਿਬਿਆਪਿਓਨੇਤ੍ਰਰਖੇਫਿਰਾਇ॥ਸੀਸੁਉਠਾਵਨਨਕਬਹੂਮਿਲਈਮਹਾਦੁਤਰਮਾਇ॥

੩॥ਸੂਰੁਮੁਕਤਾਸਸੀਮੁਕਤਾਬ੍ਰਹਮਗਿਆਨੀਅਲਿਪਾਇ॥ਸੁਭਾਵਤਜੈਸੇਬੈਸੰਤਰਅ
ਲਿਪਤਸਦਾਨਿਰਮਲਾਇ॥੪॥ਜਿਸੁਕਰਮੁਖੁਲਿਆਤਿਸੁਲਹਿਆਪੜਦਾਜਿਨਿਗੁ
ਰਪਹਿਮੰਨਿਆਸੁਭਾਇ॥ਗੁਰਿਮੰਤ੍ਰੁਅਵਖਧੁਨਾਮੁਦੀਨਾਜਨਨਾਨਕਸੰਕਟਜੋਨਿਨਪਾ
ਇ॥੫॥ਰੇਨਰਇਨਬਿਧਿਪਾਰਿਪਰਾਇ॥ਧਿਆਇਹਰਿਜੀਉਹੋਇਮਿਰਤਕੁਤਿਆ
ਗਿਦੂਜਾਭਾਉ॥੧॥ਰਹਾਉਦੂਜਾ॥੨॥੧੧॥ਮਾਰੂਮਹਲਾ ੫ ॥ਬਾਹਰਿਢੂ
ਢਨਤੇਛੂਟਿਪਰੇਗੁਰਿਘਰਹੀਮਾਹਿਦਿਖਾਇਆਥਾ॥ਅਨਭਉਅਚਰਜਰੂਪੁਪ੍ਰ
ਭਪੇਖਿਆਮੇਰਾਮਨੁਛੋਡਿਨਕਤਹੂਜਾਇਆਥਾ॥੧॥ਮਾਨਕੁਪਾਇਓਰੇਪਾਇਓਹਰਿ
ਪੂਰਾਪਾਇਆਥਾ॥ਮੋਲਿ ਅਮੋਲੁਨਪਾਇਆਜਾਈਕਰਿਕਿਰਪਾਗੁਰੂਦਿਵਾਇ
ਆਥਾ॥੧॥ਰਹਾਉ॥ਅਦਿਸਟੁਅਗੋਚਰੁਪਾਰਬ੍ਰਹਮੁਮਿਲਿਸਾਧੂਅਕਥੁਕਥਾਇ
ਆਥਾ॥ਅਨਹਦਸਬਦੁਦਸਮਦੁਆਰਿਵਜਿਓਤਹਅੰਮ੍ਰਿਤਨਾਮੁਚੁਆਇਆ
ਥਾ॥੨॥ਤੋਟਿਨਾਹੀਮਨਿਤ੍ਰਿਸਨਾਬੂਝੀਅਖੁਟਭੰਡਾਰਸਮਾਇਆਥਾ॥ਚਰਣਚ
ਰਣਚਰਣਗੁਰਸੇਵੇਅਘੜੁਘੜਿਓਰਸੁਪਾਇਆਥਾ॥੩॥ਸਹਜੇਆਵਾਸਹਜੇਜ
ਵਾਸਹਜੇਮਨੁਖੇਲਾਇਆਥਾ॥ਕਹੁਨਾਨਕਭਰਮੁਗੁਰਿਖੋਇਆਤਾਹਰਿਮਹਲੀਮ
ਹਲੁਪਾਇਆਥਾ॥੪॥੩॥੧੨॥ਮਾਰੂਮਹਲਾ ੫ ॥ਜਿਸਹਿਸਾਜਿਨਿਵਾਜਿ
ਆਤਿਸਹਿਸਿਉਰੁਚਨਾਹਿ॥ਆਨਰੂਤੀਆਨਬੋਈਐਫਲੁਨਫੂਲੈਤਾਹਿ॥੧॥ਰੇ
ਮਨਵਤ੍ਰਬੀਜਣਨਾਉ॥ਬੋਇਖੇਤੀਲਾਇਮਨੂਆਭਲੋਸਮਉਸੁਆਉ॥੧॥ਰਹਾ
ਉ॥ਖੋਇਖਹੜਾਭਰਮੁਮਨਕਾਸਤਿਗੁਰਸਰਣੀਜਾਇ॥ਕਰਮੁਜਿਸਕਉਧੁਰਹੁਲਿ
ਖਿਆਸੋਈਕਾਰਕਮਾਇ॥੨॥ਭਾਉਲਾਗਾਗੋਬਿਦਸਿਉਘਾਲਪਾਈਥਾਇ॥ਖੇ
ਤਿਮੇਰੈਜੰਮਿਆਨਿਖੁਟਿਨਕਬਹੂਜਾਇ॥੩॥ਪਾਇਆਅਮੋਲੁਪਦਾਰਥੋਛੋਡਿਨਕ
ਤਹੂਜਾਇ॥ਕਹੁਨਾਨਕਸੁਖੁਪਾਇਆਤ੍ਰਿਪਤਿਰਹੇਆਘਾਇ॥੪॥੪॥੧੩॥ਮਾਰੂ
ਮਹਲਾ ੫ ॥ਫੂਟੋਆਂਡਾਭਰਮਕਾਮਨਹਿਭਇਓਪਰਗਾਸੁ॥ਕਾਟੀਬੇਰੀਪਗਹ
ਤੇਗੁਰਿਕੀਨੀਬੰਦਿਖਲਾਸੁ॥੧॥ਆਵਣਜਾਣੁਰਹਿਓ॥ਤਪਤਕੜਾਹਾਬੁਝਿਗ
ਇਆਗੁਰਿਸੀਤਲਨਾਮੁਦੀਓ॥੧॥ਰਹਾਉ॥ਜਬਤੇਸਾਧੂਸੰਗੁਭਇਆਤਉਛੋਡਿ

ਗਏਨਿਗਾਹਾਰ॥ਜਿਸਕੀਅਟਕਤਿਸਤੇਛੁਟੀਤਉਕਹਾਕਰੈਕੋਟਵਾਰ॥੨॥ਚੂਕਾਭਾਰ
ਕਰਮਕਾਹੋਏਨਿਹਕਰਮਾ॥ਸਾਗਰਤੇਕੰਢੈਚੜੇਗੁਰਿਕੀਨੇਧਰਮਾ॥੩॥ਸਚੁਥਾਨੁਸਚੁ
ਬੈਠਕਾਸਚੁਸੁਆਉਬਣਾਇਆ॥ਸਚੁਪੂੰਜੀਸਚੁਵਖਰੋਨਾਨਕਘਰਿਪਾਇਆ॥੪॥
੫॥੧੪॥ਮਾਰੂਮਹਲਾ੫ ॥ਬੇਦੁਪੁਕਾਰੈਮੁਖਤੇਪੰਡਤਕਾਮਾਮਨਕਾਮਾਠਾ॥ਮੋਨੀ
ਹੋਇਬੈਠਾਇਕਾਂਤੀਹਿਰਦੈਕਲਪਨਗਾਠਾ॥ਹੋਇਉਦਾਸੀਗ੍ਰਿਹੁਤਜਿਚਲਿਓਛੁਟ
ਕੈਨਾਹੀਨਾਠਾ॥੧॥ਜੀਅਕੀਕੈਪਹਿਬਾਤਕਹਾ॥ਆਪਿਮੁਕਤੁਮੋਕਉਪ੍ਰਭੁਮੇਲੈਐਸੋਕ
ਹਾਲਹਾ॥੧॥ਰਹਾਉ॥ਤਪਸੀਕਰਿਕੈਦੇਹੀਸਾਧੀਮਨੂਆਦਹਦਿਸਧਾਨਾ॥ਬ੍ਰਹਮ
ਚਾਰਿਬ੍ਰਹਮਚਜੁਕੀਨਾਹਿਰਦੈਭਇਆਗੁਮਾਨਾ॥ਸੰਨਿਆਸੀਹੋਇਕੈਤੀਰਥਿਭ੍ਰਮਿ
ਓਉਸੁਮਹਿਕ੍ਰੋਧੁਬਿਗਾਨਾ॥੨॥ਘੂੰਘਰਬਾਧਿਭਏਰਾਮਦਾਸਾਰੋਟੀਅਨਕੇਓਪਾਵਾ॥
ਬਰਤਨੇਮਕਰਮਖਟਕੀਨੇਬਾਹਰਿਭੇਖਦਿਖਾਵਾ॥ਗੀਤਨਾਦਮੁਖਿਰਾਗਅਲਾਪੇਮ
ਨਿਨਹੀਹਰਿਹਰਿਗਾਵਾ॥੩॥ਹਰਖਸੋਗਲੋਭਮੋਹਰਹਤਹਹਿਨਿਰਮਲਹਰਿਕੇਸੰਤਾ॥
ਤਿਨਕੀਧੂੜਿਪਾਏਮਨੁਮੇਰਾਜਾਦਇਆਕਰੇਭਗਵੰਤਾ॥ਕਹੁਨਾਨਕਗੁਰੁਪੂਰਾਮਿਲਿ
ਆਤਾਂਉਤਰੀਮਨਕੀਚਿੰਤਾ॥੪॥ਮੇਰਾਅੰਤਰਜਾਮੀਹਰਿਰਾਇਆ॥ਸਭੁਕਿਛੁਜਾਣੈ
ਮੇਰੇਜੀਅਕਾਪ੍ਰੀਤਮੁਬਿਸਰਿਗਏਬਕਬਾਇਆ॥੧॥ਰਹਾਉਦੂਜਾ॥੬॥੧੫॥ਮਾਰੂਮ
ਹਲਾ੫ ॥ਕੋਟਿਲਾਖਸਰਬਕੋਰਾਜਾਜਿਸੁਹਿਰਦੈਨਾਮੁਤੁਮਾਰਾ॥ਜਾਕਉਨਾਮੁਨ
ਦੀਆਮੇਰੈਸਤਿਗੁਰਿਸੇਮਰਿਜਨਮਹਿਗਾਵਾਰਾ॥੧॥ਮੇਰੇਸਤਿਗੁਰਹੀਪਤਿਰਾਖੁ॥ਚੀ
ਤਿਆਵਹਿਤਬਹੀਪਤਿਪੂਰੀਬਿਸਰਤਰਲੀਐਖਾਕੁ॥੧॥ਰਹਾਉ॥ਰੂਪਰੰਗਖੁਸੀਆ
ਮਨਭੋਗਣਤੇਤੇਛਿਦ੍ਰਵਿਕਾਰਾ॥ਹਰਿਕਾਨਾਮੁਨਿਧਾਨੁਕਲਿਆਣਾਸੂਖਸਹਜੁਇਹੁਸਾ
ਰਾ॥੨॥ਮਾਇਆਰੰਗਬਿਰੰਗਖਿਨੈਮਹਿਜਿਉਬਾਦਰਕੀਛਾਇਆ॥ਸੇਲਾਲਭਏ
ਗੂੜੈਰੰਗਿਰਾਤੇਜਿਨਗੁਰਮਿਲਿਹਰਿਹਰਿਗਾਇਆ॥੩॥ਊਚਮੂਚਅਪਾਰਸੁਆਮੀ
ਅਗਮੁਦਰਬਾਰਾ॥ਨਾਮੋਵਡਿਆਈਸੋਭਾਨਾਨਕਖਸਮੁਪਿਆਰਾ॥੪॥੭॥੧੬॥

ਮਾਰੂਮਹਲਾ੫ ਘਰੁ੪ ੧ੴਸਤਿਗੁਰਪ੍ਰਸਾਦਿ॥
ਓਅੰਕਾਰਿਉਤਪਾਤੀ॥ਕੀਆਦਿਨਸੁਸਭਰਾਤੀ॥ਵਣੁਤ੍ਰਿਣੁਤ੍ਰਿਭਵਣਪਾਣੀ॥ਚਾਰਿ
ਬੇਦਚਾਰੇਖਾਣੀ॥ਖੰਡਦੀਪਸਭਿਲੋਆ॥ਏਕਕਵਾਵੈਤੇਸਭਿਹੋਆ॥੧॥ਕਰਣੈਹਾਰ
ਬੂਝਹੁਰੇ॥ਸਤਿਗੁਰੁਮਿਲੈਤਸੂਝੈਰੇ॥੧॥ਰਹਾਉ॥ਤ੍ਰੈਗੁਣਕੀਆਪਸਾਰਾ॥ਨਰਕਸੁ
ਰਗਅਵਤਾਰਾ॥ਹਉਮੈਆਵੈਜਾਈ॥ਮਨੁਟਿਕਣੁਨਪਾਵੈਰਾਈ॥ਬਾਝੁਗੁਰੂਗੁਬਾ
ਰਾ॥ਮਿਲਿਸਤਿਗੁਰਨਿਸਤਾਰਾ॥੨॥ਹਉਹਉਕਰਮਕਮਾਣੇ॥ਤੇਤੇਬੰਧਗਲਾਣੇ॥ਮੇ
ਰੀਮੇਰੀਧਾਰੀ॥ਓਹਾਪੈਰਿਲੋਹਾਰੀ॥ਸੋਗੁਰਮਿਲਿਏਕੁਪਛਾਣੈ॥ਜਿਸੁਹੋਵੈਭਾਗੁਮਥਾ
ਣੈ॥੩॥ਸੋਮਿਲਿਆਜਿਹਰਿਮਨਿਭਾਇਆ॥ਸੋਭੂਲਾਜਿਪ੍ਰਭੂਭੁਲਾਇਆ॥ਨਹਆ
ਪਹੁਮੂਰਖੁਗਿਆਨੀ॥ਜਿਕਰਾਵੈਸੁਨਾਮੁਵਖਾਨੀ॥ਤੇਰਾਅੰਤੁਨਪਾਰਾਵਾਰਾ॥ਜਨਨਾਨ
ਕਸਦਬਲਿਹਾਰਾ॥੪॥੧॥੧੭॥ਮਾਰੂਮਹਲਾ੫ ॥ਮੋਹਨੀਮੋਹਿਲੀਏਤ੍ਰੈਗੁ
ਨੀਆ॥ਲੋਭਿਵਿਆਪੀਝੂਠੀਦੁਨੀਆ॥ਮੇਰੀਮੇਰੀਕਰਿਕੈਸੰਚੀਅੰਤਕੀਬਾਰਸਗ
ਲਲੇਛਲੀਆ॥੧॥ਨਿਰਭਉਨਿਰੰਕਾਰੁਦਇਅਲੀਆ॥ਜੀਅਜੰਤਸਗਲੇਪ੍ਰਤਿ
ਪਲੀਆ॥੧॥ਰਹਾਉ॥ਏਕੈਸ੍ਰਮੁਕਰਿਗਾਡੀਗਡਹੈ॥ਏਕਹਿਸੁਪਨੈਦਾਮੁਨਛਡਹੈ॥ਰਾ
ਜੁਕਮਾਇਕਰੀਜਿਨਿਥੈਲੀਤਾਕੈਸੰਗਿਨਚੰਚਲਿਚਲੀਆ॥੨॥ਏਕਹਿਪ੍ਰਾਣਪਿੰਡ
ਤੇਪਿਆਰੀ॥ਏਕਸੰਚੀਤਜਿਬਾਪਮਹਤਾਰੀ॥ਸੁਤਮੀਤਭ੍ਰਾਤਤੇਗੁਹਜੀਤਾਕੈਨਿਕਟਿ
ਨਹੋਈਖਲੀਆ॥੩॥ਹੋਇਅਉਧੂਤਬੈਠੇਲਾਇਤਾਰੀ॥ਜੋਗੀਜਤੀਪੰਡਿਤਬੀਚਾਰੀ॥
ਗ੍ਰਿਹਿਮੜੀਮਸਾਣੀਬਨਮਹਿਬਸਤੇਊਠਿਤਿਨਾਕੈਲਾਗੀਪਲੀਆ॥੪॥ਕਾਟੇਬੰ
ਧਨਠਾਕੁਰਿਜਾਕੇ॥ਹਰਿਹਰਿਨਾਮੁਬਸਿਓਜੀਅਤਾਕੈ॥ਸਾਧਸੰਗਿਭਏਜਨਮੁਕਤੇਗ
ਤਿਪਾਈਨਾਨਕਨਦਰਿਨਿਹਲੀਆ॥੫॥੨॥੧੮॥ਮਾਰੂਮਹਲਾ੫ ॥ਸਿਮਰ
ਹੁਏਕੁਨਿਰੰਜਨਸੋਊ॥ਜਾਤੇਬਿਰਥਾਜਾਤਨਕੋਊ॥ਮਾਤਗਰਭਮਹਿਜਿਨਿਪ੍ਰਤਿਪਾਰਿ
ਆ॥ਜੀਉਪਿੰਡੁਦੇਸਾਜਿਸਵਾਰਿਆ॥ਸੋਈਬਿਧਾਤਾਖਿਨੁਖਿਨੁਜਪੀਐ॥ਜਿਸੁਸਿ
ਮਰਤਅਵਗੁਣਸਭਿਢਕੀਐ॥ਚਰਣਕਮਲਉਰਅੰਤਰਿਧਾਰਹੁ॥ਬਿਖਿਆਬਨ
ਤੇਜੀਉਉਧਾਰਹੁ॥ਕਰਣਪਲਾਹਮਿਟਹਿਬਿਲਲਾਟਾ॥ਜਪਿਗੋਵਿਦਭ੍ਰਮੁਭਉਫ

ਣਾ॥ਸਾਧਸੰਗਿਵਿਰਲੈਕੋਪਾਏ॥ਨਾਨਕੁਤਾਕੈਬਲਿਬਲਿਜਾਏ॥੧॥ਰਾਮਨਾਮੁ
ਮਨਿਤਨਿਆਧਾਰਾ॥ਜੋਸਿਮਰੈਤਿਸਕਾਨਿਸਤਾਰਾ॥੧॥ਰਹਾਉ॥ਮਿਥਿਆਵਸਤੁਸਤਿ
ਕਰਿਮਾਨੀ॥ਹਿਤੁਲਾਇਓਸਠਮੂੜ੍ਹਅਗਿਆਨੀ॥ਕਾਮਕ੍ਰੋਧਲੋਭਮਦਮਾਤਾ॥ਕਉਡੀ
ਬਦਲੈਜਨਮੁਗਵਾਤਾ॥੨॥ਅਪਨਾਛੋਡਿਪਰਾਇਐਰਾਤਾ॥ਮਾਇਆਮਦਮਨਤਨਸੰ
ਗਿਜਾਤਾ॥ਤ੍ਰਿਸਨਨਬੂਝੈਕਰਤਕਲੋਲਾ॥ਊਣੀਆਸਮਿਥਿਆਸਭਿਬੋਲਾ॥੩॥ਆ
ਵਤਇਕੇਲਾਜਾਤਇਕੇਲਾ॥ਹਮਤੁਮਸੰਗਿਝੂਠੇਸਭਿਬੋਲਾ॥ਪਾਇਠਗਉਰੀਆ
ਪਿਭੁਲਾਇਓ॥ਨਾਨਕਕਿਰਤੁਨਜਾਇਮਿਟਾਇਓ॥੪॥੨॥ਪਸੁਪੰਖੀਭੂਤਅਰੁਪ੍ਰੇਤਾ॥
ਬਹੁਬਿਧਿਜੋਨੀਫਿਰਤਅਨੇਤਾ॥ਜਹਜਾਨੋਤਹਰਹਨੁਨਪਾਵੈ॥ਥਾਨਬਿਹੂਨਉਠਿਉ
ਠਿਫਿਰਿਧਾਵੈ॥ਮਨਿਤਨਿਬਾਸਨਾਬਹੁਤੁਬਿਸਥਾਰਾ॥ਅਹੰਮੇਵਮੂਠੋਬੇਚਾਰਾ॥੧॥ਅ
ਨਿਕਦੋਖਅਰੁਬਹੁਤੁਸਜਾਈ॥ਤਾਕੀਕੀਮਤਿਕਹਣੁਨਜਾਈ॥ਪ੍ਰਭੁਬਿਸਰਤਨਰ
ਕਮਹਿਪਾਇਆ॥ਤਹਮਾਤਨਬੰਧੁਨਮੀਤਨਜਾਇਆ॥ਜਿਸਕਉਹੋਤਕ੍ਰਿਪਾਲਸੁ
ਆਮੀ॥ਸੋਜਨੁਨਾਨਕਪਾਰਗਰਾਮੀ॥੨॥੩॥ਭ੍ਰਮਤਭ੍ਰਮਤਪ੍ਰਭਸਰਨੀਆਇਆ॥ਦੀ
ਨਾਨਾਥਜਗਤਪਿਤਮਾਇਆ॥ਪ੍ਰਭਦਇਆਲਦੁਖਦਰਦਬਿਦਾਰਣ॥ਜਿਸੁਭਾਵੈ
ਤਿਸਹੀਨਿਸਤਾਰਣ॥ਅੰਧਕੂਪਤੇਕਾਢਨਹਾਰਾ॥ਪ੍ਰੇਮਭਗਤਿਹੋਵਤਨਿਸਤਾਰਾ॥ਸਾ
ਧੂਰੂਪਅਪਨਾਤਨੁਧਾਰਿਆ॥ਮਹਾਅਗਨਿਤੇਆਪਿਉਬਾਰਿਆ॥ਜਪਤਪਸੰਜਮ
ਇਸਤੇਕਿਛੁਨਾਹੀ॥ਆਦਿਅੰਤਿਪ੍ਰਭਅਗਮਅਗਾਹੀ॥ਨਾਮੁਦੇਹਿਮਾਗੈਦਾਸੁਤੇ
ਰਾ॥ਹਰਿਜੀਵਨਪਦੁਨਾਨਕਪ੍ਰਭੁਮੇਰਾ॥੪॥੩॥੧੯॥ਮਾਰੂਮਹਲਾ੫ ॥ਕਤ
ਉਡਹਕਾਵਹੁਲੋਗਾ॥ਮੋਹਨਦੀਨਕਿਰਪਾਈ॥੧॥ਐਸੀਜਾਨਿਪਾਈ॥ਸਰਣਿਸੂਖ
ਦਾਤਾਰਾਖੇਆਪਿਵਡਾਈ॥੧॥ਰਹਾਉ॥ਭਗਤਾਕਾਆਗਿਆਕਾਰੀਸਦਾਸਦਾਸੁਖਦਾ
ਈ॥੨॥ਅਪਨੇਕਉਕਿਰਪਾਕਰੀਅਹੁਇਕੁਨਾਮੁਧਿਆਈ॥੩॥ਨਾਨਕੁਦੀਨੁਨਾਮੁਮਾ
ਗੈਦੁਤੀਆਭਰਮੁਚੁਕਾਈ॥੪॥੪॥੨੦॥ਮਾਰੂਮਹਲਾ੫ ॥ਮੇਰਾਠਾਕੁਰੁਅ
ਤਿਭਾਰਾ॥ਮੋਹਿਸੇਵਕੁਬੇਚਾਰਾ॥੧॥ਮੋਹਨੁਲਾਲੁਮੇਰਾਪ੍ਰੀਤਮਮਨਪ੍ਰਾਨਾ॥ਮੋਕਉ
ਦੇਹੁਦਾਨਾ॥੧॥ਰਹਾਉ॥ਸਗਲੇਮੈਦੇਖੇਜੋਈ॥ਬੀਜਉਅਵਰੁਨਕੋਈ॥੨॥ਜੀਅਨ

ਪ੍ਰਤਿਪਾਲਿਸਮਾਹੈ॥ਹੈਹੋਸੀਆਹੇ॥੩॥ਦਇਆਮੋਹਿਕੀਜੈਦੇਵਾ॥ਨਾਨਕਲਾਗੋਸੇਵ
ਾ॥੪॥੫॥੨੧॥ਮਾਰੂਮਹਲਾ੫ ॥ਪਤਿਤਉਧਾਰਨਤਾਰਨਬਲਿਬਲਿਬਲੇਬ
ਲਿਜਾਈਐ॥ਐਸਾਕੋਈਭੇਟੈਸੰਤੁਜਿਤੁਹਰਿਹਰੇਹਰਿਧਿਆਈਐ॥੧॥ਮੋਕਉਕੋਇ
ਨਜਾਨਤਕਹੀਅਤਦਾਸੁਤੁਮਾਰਾ॥ਏਹਾਓਟਆਧਾਰਾ॥੧॥ਰਹਾਉ॥ਸਰਬਧਾਰਨਪ੍ਰ
ਤਿਪਾਰਨਇਕਬਿਨਉਦੀਨਾ॥ਤੁਮਰੀਬਿਧਿਤੁਮਹੀਜਾਨਹੁਤੁਮਜਲਹਮਮੀਨਾ॥੨॥
ਪੂਰਨਬਿਸਥੀਰਨਸੁਆਮੀਆਹਿਆਇਓਪਾਛੈ॥ਸਗਲੋਭੂਮੰਡਲਖੰਡਲਪ੍ਰਭਤੁ
ਮਹੀਆਛੈ॥੩॥ਅਟਲਅਖਾਇਓਦੇਵਾਮੋਹਨਅਲਖਅਪਾਰਾ॥ਦਾਨੁਪਾਵਉ
ਸੰਤਾਸੰਗੁਨਾਨਕਰੇਨੁਦਾਸਾਰਾ॥੪॥੬॥੨੨॥ਮਾਰੂਮਹਲਾ੫ ॥ਤ੍ਰਿਪਤਿਆ
ਘਾਏਸੰਤਾ॥ਗੁਰਜਾਨੇਜਿਨਮੰਤਾ॥ਤਾਕੀਕਿਛੁਕਹਨੁਨਜਾਈ॥ਜਾਕਉਨਾਮਬਡਾ
ਈ॥੧॥ਲਾਲੁਅਮੋਲਾਲਾਲੋ॥ਅਗਹਅਤੋਲਾਨਾਮੋ॥੧॥ਰਹਾਉ॥ਅਵਿਗਤ
ਸਿਉਮਾਨਿਆਮਾਨੋ॥ਗੁਰਮੁਖਿਤਤੁਗਿਆਨੋ॥ਪੇਖਤਸਗਲਧਿਆਨੋ॥ਤਜਿਓ
ਮਨਤੇਅਭਿਮਾਨੋ॥੨॥ਨਿਹਚਲੁਤਿਨਕਾਠਾਣਾ॥ਗੁਰਤੇਮਹਲੁਪਛਾਣਾ॥ਅਨਦਿ
ਨੁਗੁਰਮਿਲਿਜਾਗੇ॥ਹਰਿਕੀਸੇਵਾਲਾਗੇ॥੩॥ਪੂਰਨਤ੍ਰਿਪਤਿਅਘਾਏ॥ਸਹਜਸ
ਮਾਧਿਸੁਭਾਏ॥ਹਰਿਭੰਡਾਰੁਹਾਥਿਆਇਆ॥ਨਾਨਕਗੁਰਤੇਪਾਇਆ॥੪॥੭॥੨੩॥

ਮਾਰੂਮਹਲਾ੫ ਘਰੁ੬ ਦੁਪਦੇ॥ ੴਸਤਿਗੁਰਪ੍ਰਸਾਦਿ॥

ਛੋਡਿਸਗਲਸਿਆਣਪਾਮਿਲਿਸਾਧਤਿਆਗਿਗੁਮਾਨੁ॥ਅਵਰੁਸਭੁਕਿਛੁਮਿਥਿ
ਆਰਸਨਾਰਾਮਰਾਮਵਖਾਨੁ॥੧॥ਮੇਰੇਮਨਕਰਨਸੁਣਿਹਰਿਨਾਮੁ॥ਮਿਟਹਿਅਘਤੇਰੇ
ਜਨਮਜਨਮਕੇਕਵਨੁਬਪੁਰੋਜਾਮੁ॥੧॥ਰਹਾਉ॥ਦੂਖਦੀਨਨਭਉਬਿਆਪੈਮਿਲੈਸੁਖ
ਬਿਸ੍ਰਾਮੁ॥ਗੁਰਪ੍ਰਸਾਦਿਨਾਨਕੁਬਖਾਨੈਹਰਿਭਜਨੁਤਤੁਗਿਆਨੁ॥੨॥੧॥੨੪॥ਮਾਰੂ
ਮਹਲਾ੫ ॥ਜਿਨੀਨਾਮੁਵਿਸਾਰਿਆਸੇਹੋਤਦੇਖੇਖੇਹ॥ਪੁਤ੍ਰਮਿਤ੍ਰਬਿਲਾਸਬ
ਨਿਤਾਤੂਟਤੇਏਨੇਹ॥੧॥ਮੇਰੇਮਨਨਾਮੁਨਿਤਨਿਤਲੇਹ॥ਜਲਤਨਾਹੀਅਗਨਿਸਾਗ
ਰਸੂਖੁਮਨਿਤਨਿਦੇਹ॥੧॥ਰਹਾਉ॥ਬਿਰਖਛਾਇਆਜੈਸੇਬਿਨਸਤਪਵਨਝੂਲਤ

ਮੇਰਾ॥ਹਰਿਭਗਤਿਦ੍ਰਿੜਾਮਿ ਭ੍ਰਮਸਾਧਨਨਕਤੇਰੈਕਣੀਆਆਵਤਏਹਾ॥੨॥੨॥੨੫॥
ਮਾਰੂਮਹਲਾ੫ ॥ਪੁਰਖੁਪੂਰਨਸੁਖਹਦਾਤਾਸੰਗਿਬਸੰਤੋਨੀਤਾ॥ਮਰੈਨਆਵੈ
ਜਾਇਬਿਨਸੈਬਿਆਪਤਉਸਨਨਸੀਤ॥੧॥ਮੇਰੇਮਨਨਾਮਸਿਉਕਰਿਪ੍ਰੀਤਿ॥ਚੇਤਿਮ
ਨਮਹਿਹਰਿਹਰਿਨਿਧਾਨਾਏਹਨਿਰਮਲਰੀਤਿ॥੧॥ਰਹਾਉ॥ਕ੍ਰਿਪਾਲਦਇਆਲ
ਗੋਪਾਲਗੋਬਿਦਜੋਜਪੈਤਿਸੁਸੀਧਿ॥ਨਵਲਨਵਤਨਚਤੁਰਸੁੰਦਰਮਨੁਨਾਨਕਤਿ
ਸੁਸੰਗਿਬੀਧਿ॥੨॥੩॥੨੬॥ਮਾਰੂਮਹਲਾ੫ ॥ਚਲਤਬੈਸਤਸੋਵਤਜਾਗ
ਤਗੁਰਮੰਤ੍ਰੁਰਿਦੈਚਿਤਾਰਿ॥ਚਰਣਸਰਣਭਜੁਸੰਗਿਸਾਧੂਭਵਸਾਗਰਉਤਰਹਿਪਾ
ਰਿ॥੧॥ਮੇਰੇਮਨਨਾਮੁਹਿਰਦੈਧਾਰਿ॥ਕਰਿਪ੍ਰੀਤਿਮਨੁਤਨੁਲਾਇਹਰਿਸਿਉਅਵਰਸ
ਗਲਵਿਸਾਰਿ॥੧॥ਰਹਾਉ॥ਜੀਉਮਨੁਤਨੁਪ੍ਰਾਣਪ੍ਰਭਕੇਤੂਆਪਨਆਪੁਨਿਵਾਰਿ
॥ਗੋਵਿਦਭਜੁਸਭਿਸੁਆਰਥਪੂਰੇਨਾਨਕਕਬਹੁਨਹਾਰਿ॥੨॥੪॥੨੭॥ਮਾਰੂਮਹ
ਲਾ੫ ॥ਤਜਿਆਪੁਬਿਨਸੀਤਾਪੁਰੇਣਸਾਧੂਥੀਉ॥ਤਿਸਹਿਪਰਾਪਤਿਨਾ
ਮੁਤੇਰਾਕਰਿਕ੍ਰਿਪਾਜਿਸੁਦੀਉ॥੧॥ਮੇਰੇਮਨਨਾਮੁਅੰਮ੍ਰਿਤੁਪੀਉ॥ਆਨਸਾਦਬਿਸਾ
ਰਿਹੋਛੇਅਮਰੁਜੁਗੁਜੁਗੁਜੀਉ॥੧॥ਰਹਾਉ॥ਨਾਮੁਇਕਰਸਰੰਗਨਾਮਾਨਾਮਿਲਾਗੀ
ਲੀਉ॥ਮੀਤੁਸਾਜਨੁਸਖਾਬੰਧਪੁਹਰਿਏਕੁਨਾਨਕਕੀਉ॥੨॥੫॥੨੮॥ਮਾਰੂਮਹ
ਲਾ੫ ॥ਪ੍ਰਤਿਪਾਲਿਮਾਤਾਉਦਰਿਰਾਖੈਲਗਨਿਦੇਤਨਸੇਕ॥ਸੋਈਸੁਆਮੀਈਹਾ
ਰਾਖੈਬੂਝੁਬੁਧਿਬਿਬੇਕ॥੧॥ਮੇਰੇਮਨਨਾਮਕੀਕਰਿਟੇਕ॥ਤਿਸਹਿਬੂਝੁਜਿਨਿਤੂਕੀਆ
ਪ੍ਰਭੁਕਰਣਕਾਰਣਏਕ॥੧॥ਰਹਾਉ॥ਚੇਤਿਮਨਮਹਿਤਜਿਸਿਆਣਪਛੋਡਿਸਗ
ਲੇਭੇਖ॥ਸਿਮਰਿਹਰਿਹਰਿਸਦਾਨਾਨਕਤਰੇਕਈਅਨੇਕ॥੨॥੬॥੨੯॥ਮਾਰੂਮਹ
ਲਾ੫ ॥ਪਤਿਤਪਾਵਨਨਾਮੁਜਾਕੋਅਨਾਥਕੋਹੈਨਾਥੁ॥ਮਹਾਭਉਜਲਮਾਹਿਤੁ
ਲਹੋਜਾਕੋਲਿਖਿਓਮਾਥ॥੧॥ਡੂਬੇਨਾਮਬਿਨੁਘਨਸਾਥ॥ਕਰਣਕਾਰਣੁਚਿਤਿਨ
ਆਵੈਦੇਕਰਿਰਾਖੈਹਾਥ॥੧॥ਰਹਾਉ॥ਸਾਧਸੰਗਤਿਗੁਣਉਚਾਰਣਹਰਿਨਾਮਅੰਮ੍ਰਿ
ਤਪਾਥ॥ਕਰਹੁਕ੍ਰਿਪਾਮੁਰਾਰਿਮਾਧਉਸੁਣਿਨਾਨਕਜੀਵੈਗਾਥ॥੨॥੭॥੩੦॥

ਮਾਰੂਅੰਜੁਲੀਮਹਲਾ੫ ਘਰੁ੭ ੴਸਤਿਗੁਰਪ੍ਰਸਾਦਿ॥
ਸੰਜੋਗੁਵਿਜੋਗੁਧੁਰਹੁਹੀਹੂਆ॥ਪੰਚਧਾਤੁਕਰਿਪੁਤਲਾਕੀਆ॥ਸਾਹੈਕੈਫੁਰਮਾਇ
ਅੜੈਜੀਦੇਹੀਵਿਚਿਜੀਉਆਇਪਇਆ॥੧॥ਜਿਥੈਅਗਨਿਭਖੈਭੜਹਾਰੇ॥ਊਰ
ਧਮੁਖਮਹਾਗੁਬਾਰੇ॥ਸਾਸਿਸਾਸਿਸਮਾਲੇਸੋਈਓਥੈਖਸਮਿਛਡਾਇਲਇਆ॥
੨॥ਵਿਚਹੁਗਰਭੈਨਿਕਲਿਆਇਆ॥ਖਸਮੁਵਿਸਾਰਿਦੁਨੀਚਿਤੁਲਾਇਆ॥
ਆਵੈਜਾਇਭਵਾਈਐਜੋਨੀਰਹਣੁਨਕਿਤਹੀਥਾਇਭਇਆ॥੩॥ਮਿਹਰਵਾਨਿਰ
ਖਿਲਇਅਨੁਆਪੇ॥ਜੀਅਜੰਤਸਭਿਤਿਸਕੇਥਾਪੇ॥ਜਨਮੁਪਦਾਰਥੁਜਿਣਿਚ
ਲਿਆਨਾਨਕਆਇਆਸੋਪਰਵਾਣੁਥਿਆ॥੪॥੧॥੩੧॥ਮਾਰੂਮਹਲਾ੫
॥ਵੈਦੋਨਵਾਈਭੈਣੋਨਭਾਈਏਕੋਸਹਾਈਰਾਮੁਹੇ॥੧॥ਕੀਤਾਜਿਸੋਹੋਵੈਪਾਪਾਂਮਲੋ
ਧੋਵੈਸੋਸਿਮਰਹੁਪਰਧਾਨੁਹੇ॥੨॥ਘਟਿਘਟੇਵਾਸੀਸਰਬਨਿਵਾਸੀਅਸਥਿਰੁਜਾਕਾ
ਥਾਨੁਹੇ॥੩॥ਆਵੈਨਜਾਵੈਸੰਗੇਸਮਾਵੈਪੂਰਨਜਾਕਾਕਾਮੁਹੇ॥੪॥ਭਗਤਜਨਾਕਾਰ
ਖਣਹਾਰਾ॥ਸੰਤਜੀਵਹਿਜਪਿਪ੍ਰਾਨਅਧਾਰਾ॥ਕਰਨਕਾਰਨਸਮਰਥੁਸੁਆਮੀਨਾਨਕੁ
ਤਿਸੁਕੁਰਬਾਨੁਹੇ॥੫॥੨॥੩੨॥

ੴਸਤਿਗੁਰਪ੍ਰਸਾਦਿ॥ ਮਾਰੂਮਹਲਾ੯
॥ਹਰਿਕੋਨਾਮੁਸਦਾਸੁਖਦਾਈ॥ਜਾਕਉਸਿਮਰਿਅਜਾਮਲੁਉਧਰਿਓਗਨਕਾਹੂਗਤਿਪਾ
ਈ॥੧॥ਰਹਾਉ॥ਪੰਚਾਲੀਕਉਰਾਜਸਭਾਮੈਰਾਮਨਾਮਸੁਧਿਆਈ॥ਤਾਕੋਦੂਖੁਹਰਿਓ
ਕਰੁਣਾਮੈਅਪਨੀਪੈਜਬਢਾਈ॥੧॥ਜਿਹਨਰਜਸੁਕਿਰਪਾਨਿਧਿਗਾਇਓਤਾਕਉਭ
ਇਓਸਹਾਈ॥ਕਹੁਨਾਨਕਮੈਇਹੀਭਰੋਸੈਗਹੀਆਨਿਸਰਨਾਈ॥੨॥੧॥ਮਾਰੂਮਹਲਾ
੯ ॥ਅਬਮੈਕਹਾਕਰਉਰੀਮਾਈ॥ਸਗਲਜਨਮੁਬਿਖਿਅਨਸਿਉਖੋਇਆਸਿ
ਮਰਿਓਨਾਹਿਕਨ੍ਹਾਈ॥੧॥ਰਹਾਉ॥ਕਾਲਫਾਸਜਬਗਰਮੈਮੇਲੀਤਿਹਸੁਧਿਸਭਬਿ
ਸਰਾਈ॥ਰਾਮਨਾਮਬਿਨੁਯਾਸੰਕਟਮੈਕੋਅਬਹੋਤਸਹਾਈ॥੧॥ਜੋਸੰਪਤਅਪਨੀਕ
ਰਿਮਾਨੀਛਿਨਮੈਭਈਪਰਾਈ॥ਕਹੁਨਾਨਕਯਹਸੋਚਰਹੀਮਨਿਹਰਿਜਸੁਕਬਹੂਨਗਾ
ਈ॥੨॥੨॥ਮਾਰੂਮਹਲਾ੯ ॥ਮਾਈਮੈਮਨਕੋਮਾਨੁਨਤਿਆਗਿਓ॥ਮਾਇ

ਆਕੇਮਦਿਜਨਮੁਸਿਰਾਇਓਰਾਮਭਜਨਿਨਹੀਲਾਗਿਓ॥੧॥ਰਹਾਉ॥ਜਮਕੋਡੰਡੁ
ਪਰਿਓਸਿਰਊਪਰਿਤਬਸੋਵਤਤੈਜਾਗਿਓ॥ਕਹਾਹੋਤਅਬਕੈਪਛੁਤਾਏਛੂਟਤਨਾ
ਹਿਨਭਾਗਿਓ॥੧॥ਇਹਚਿੰਤਾਉਪਜੀਘਟਮੈਜਬਗੁਰਚਰਨਨਅਨੁਰਾਗਿਓ॥ਸੁਫ
ਲੁਜਨਮੁਨਾਨਕਤਬਹੂਆਜੋਪ੍ਰਭਜਸਮੈਪਾਗਿਓ॥੨॥੩॥

ਮਾਰੂਅਸਟਪਦੀਆਮਹਲਾ੧ ਘਰੁ੧ ੴਸਤਿਗੁਰਪ੍ਰਸਾਦਿ॥

ਬੇਦਪੁਰਾਣਕਥੇਸੁਣੇਹਾਰੇਮੁਨੀਅਨੇਕਾ॥ਅਠਸਠਿਤੀਰਥਬਹੁਘਣਾਭ੍ਰਮਿਥਾਕੇ
ਭੇਖਾ॥ਸਾਚੋਸਾਹਿਬੁਨਿਰਮਲੋਮਨਿਮਾਨੈਏਕਾ॥੧॥ਤੂਅਜਰਾਵਰੁਅਮਰੁਤੂਸਭ
ਚਾਲਣਹਾਰੀ॥ਨਾਮੁਰਸਾਇਣੁਭਾਇਲੈਪਰਹਰਿਦੁਖੁਭਾਰੀ॥੧॥ਰਹਾਉ॥ਹਰਿ
ਪੜੀਐਹਰਿਬੁਝੀਐਗੁਰਮਤੀਨਾਮਿਉਧਾਰਾ॥ਗੁਰਿਪੂਰੈਪੂਰੀਮਤਿਹੈਪੂਰੈਸਬਦਿ
ਬੀਚਾਰਾ॥ਅਠਸਠਿਤੀਰਥਹਰਿਨਾਮੁਹੈਕਿਲਵਿਖਕਾਟਣਹਾਰਾ॥੨॥ਜਲੁਬਿ
ਲੋਵੈਜਲੁਮਥੈਤਤੁਲੋੜੈਅੰਧੁਅਗਿਆਨਾ॥ਗੁਰਮਤੀਦਧਿਮਥੀਐਅੰਮ੍ਰਿਤੁਪਾਈ
ਐਨਾਮੁਨਿਧਾਨਾ॥ਮਨਮੁਖਤਤੁਨਜਾਣਨੀਪਸੂਮਾਹਿਸਮਾਨਾ॥੩॥ਹਉਮੈਮੇਰਾਮਰੀ
ਮਰੁਮਰਿਜੰਮੈਵਾਰੋਵਾਰ॥ਗੁਰਕੈਸਬਦੇਜੇਮਰੈਫਿਰਿਮਰੈਨਦੂਜੀਵਾਰ॥ਗੁਰਮਤੀ
ਜਗਜੀਵਨੁਮਨਿਵਸੈਸਭਿਕੁਲਉਧਾਰਣਹਾਰ॥੪॥ਸਚਾਵਖਰੁਨਾਮੁਹੈਸਚਾਵਾਪਾ
ਰਾ॥ਲਾਹਾਨਾਮੁਸੰਸਾਰਿਹੈਗੁਰਮਤੀਵੀਚਾਰਾ॥ਦੂਜੈਭਾਇਕਾਰਕਮਾਵਣੀਨਿਤਤੋਟਾ
ਸੈਸਾਰਾ॥੫॥ਸਾਚੀਸੰਗਤਿਥਾਨੁਸਚੁਸਚੇਘਰਬਾਰਾ॥ਸਚਾਭੋਜਨੁਭਾਉਸਚੁਸਚੁਨਾ
ਮੁਅਧਾਰਾ॥ਸਚੀਬਾਣੀਸੰਤੋਖਿਆਸਚਾਸਬਦੁਵੀਚਾਰਾ॥੬॥ਰਸਭੋਗਣਪਾਤਿ
ਸਾਹੀਆਦੁਖਸੁਖਸੰਘਾਰਾ॥ਮੋਟਾਨਾਉਧਰਾਈਐਗਲਿਅਉਗਣਭਾਰਾ॥ਮਾਣ
ਸਦਾਤਿਨਹੋਵਈਤੂਦਾਤਾਸਾਰਾ॥੭॥ਅਗਮਅਗੋਚਰੁਤੂਧਣੀਅਵਿਗਤੁਅਪਾਰ
॥ਗੁਰਸਬਦੀਦਰੁਜੋਈਐਮੁਕਤੇਭੰਡਾਰਾ॥ਨਾਨਕਮੇਲੁਨਚੂਕਈਸਾਚੇਵਾਪਾਰਾ
॥੮॥੧॥ਮਾਰੂਮਹਲਾ੧ ॥ਬਿਖੁਬੋਹਿਥਾਲਾਦਿਆਦੀਆਸਮੁੰਦਮੰਝਾਰਿ॥ਕੰ
ਧੀਦਿਸਿਨਆਵਈਨਾਉਰਵਾਰੁਨਪਾਰੁ॥ਵੰਝੀਹਾਥਿਨਖੇਵਟੂਜਲੁਸਾਗਰੁਅਸ
ਰਾਲੁ॥੧॥ਬਾਬਾਜਗੁਫਾਥਾਮਹਾਜਾਲਿ॥ਗੁਰਪਰਸਾਦੀਉਬਰੇਸਚਾਨਾਮੁਸਮਾਲਿ

੧॥ਰਹਾਉ॥ਸਤਿਗੁਰੂਹੈਬੋਹਿਥਾਸਬਦਿਲੰਘਾਵਣਹਾਰੁ॥ਤਿਥੈਪਵਣੁਨਪਾਵਕੋਨਾ
ਜਲੁਨਾਆਕਾਰੁ॥ਤਿਥੈਸਚਾਸਚਿਨਾਇਭਵਜਲਤਾਰਣਹਾਰੁ॥੨॥ਗੁਰਮੁਖਿਲੰਘੇ
ਸੇਪਾਰਿਪਏਸਚੇਸਿਉਲਿਵਲਾਇ॥ਆਵਾਗਉਣੁਨਿਵਾਰਿਆਜੋਤੀਜੋਤਿਮਿਲਾ
ਇ॥ਗੁਰਮਤੀਸਹਜੁਊਪਜੈਸਚੇਰਹੈਸਮਾਇ॥੩॥ਸਪੁਪਿੜਾਈਪਾਈਐਬਿਖੁਅੰਤ
ਰਿਮਨਿਰੋਸੁ॥ਪੂਰਬਿਲਿਖਿਆਪਾਈਐਕਿਸਨੋਦੀਜੈਦੋਸੁ॥ਗੁਰਮੁਖਿਗਾਰੜੁਜੇਸੁ
ਣੇਮੰਨੇਨਾਉਸੰਤੋਸੁ॥੪॥ਮਾਗਰਮਛੁਫਹਾਈਐਕੁੰਡੀਜਾਲੁਵਤਾਇ॥ਦੁਰਮਤਿਫਾਥਾਫਾ
ਹੀਐਫਿਰਿਫਿਰਿਪਛੋਤਾਇ॥ਜੰਮਣਮਰਣੁਨਸੁਝਈਕਿਰਤੁਨਮੇਟਿਆਜਾਇ॥੫॥
ਹਉਮੈਬਿਖੁਪਾਇਜਗਤੁਉਪਾਇਆਸਬਦੁਵਸੈਬਿਖੁਜਾਇ॥ਜਰਾਜੋਹਿਨਸਕਈਸ
ਚਿਰਹੈਲਿਵਲਾਇ॥ਜੀਵਨਮੁਕਤੁਸੋਆਖੀਐਜਿਸੁਵਿਚਹੁਹਉਮੈਜਾਇ॥੬॥
ਧੰਧੈਧਾਵਤਜਗੁਬਾਧਿਆਨਾਬੂਝੈਵੀਚਾਰੁ॥ਜੰਮਣਮਰਣੁਵਿਸਾਰਿਆਮਨਮੁਖਮੁ
ਗਧੁਗਵਾਰੁ॥ਗੁਰਿਰਾਖੇਸੇਉਬਰੇਸਚਾਸਬਦੁਵੀਚਾਰਿ॥੭॥ਸੂਹਟੁਪਿੰਜਰਿਪ੍ਰੇਮਕੈਬੋ
ਲੈਬੋਲਣਹਾਰੁ॥ਸਚੁਚੁਗੈਅੰਮ੍ਰਿਤੁਪੀਐਉਡੈਤਏਕਾਵਾਰ॥ਗੁਰਿਮਿਲਿਐਖਸਮੁਪ
ਛਾਣੀਐਕਹੁਨਾਨਕਮੋਖਦੁਆਰੁ॥੮॥੨॥ਮਾਰੂਮਹਲਾ੧ ॥ਸਬਦਿਮਰੈਤਾਮਾ
ਰਿਮਰੁਭਾਗੋਕਿਸੁਪਹਿਜਾਉ॥ਜਿਸਕੈਡਰਿਭੈਭਾਗੀਐਅੰਮ੍ਰਿਤੁਤਾਕੋਨਾਉ॥ਮਾਰਹਿ
ਰਾਖਹਿਏਕੁਤੂਬੀਜਉਨਾਹੀਥਾਉ॥੧॥ਬਾਬਾਮੈਕੁਚੀਲੁਕਾਚਉਮਤਿਹੀਨ॥ਨਾਮ
ਬਿਨਾਕੋਕਛੁਨਹੀਗੁਰਿਪੂਰੈਪੂਰੀਮਤਿਕੀਨ॥੧॥ਰਹਾਉ॥ਅਵਗਣਿਸੁਭਰਗੁਣਨ
ਹੀਬਿਨੁਗੁਣਕਿਉਘਰਿਜਾਉ॥ਸਹਜਿਸਬਦਿਸੁਖੁਊਪਜੈਬਿਨੁਭਾਗਾਧਨੁਨਾ
ਹਿ॥ਜਿਨਕੈਨਾਮੁਨਮਨਿਵਸੈਸੇਬਾਧੇਦੂਖਸਹਾਹਿ॥੨॥ਜਿਨੀਨਾਮੁਵਿਸਾਰਿਆਸੇ
ਕਿਤੁਆਏਸੰਸਾਰਿ॥ਆਗੈਪਾਛੈਸੁਖੁਨਹੀਗਾਡੇਲਾਦੇਛਾਰੁ॥ਵਿਛੁੜਿਆਮੇਲਾ
ਨਹੀਦੂਖੁਘਣੋਜਮਦੁਆਰਿ॥੩॥ਅਗੈਕਿਆਜਾਣਾਨਾਹਿਮੈਭੂਲੇਤੂਸਮਝਾਇ॥
ਭੂਲੇਮਾਰਗੁਜੋਦਸੇਤਿਸਕੈਲਾਗਉਪਾਇ॥ਗੁਰਬਿਨੁਦਾਤਾਕੋਨਹੀਕੀਮਤਿਕਹਣੁ
ਨਜਾਇ॥੪॥ਸਾਜਨੁਦੇਖਾਤਾਗਲਿਮਿਲਾਸਾਚੁਪਠਾਇਓਲੇਖੁ॥ਮੁਖਿਧਿਮਾ
ਣੈਧਨਖੜੀਗੁਰਮੁਖਿਆਖੀਦੇਖੁ॥ਤੁਧੁਭਾਵੈਤੂਮਨਿਵਸਹਿਨਦਰੀਕਰਮਿਵਿਸੇਖੁ

॥੫॥ਭੁਖਿਪਿਆਸੋਜੇਭਵੈਕਿਆਤਿਸੁਮਾਗਉਦੇਇ॥ਬੀਜਉਸੂਝੈਕੋਨਹੀਮ
ਨਿਤਨਿਪੂਰਨੁਦੇਇ॥ਜਿਨਿਕੀਆਤਿਨਿਦੇਖਿਆਆਪਿਵਡਾਈਦੇਇ॥੮॥ਆ
ਗੀਨਾਇਕੁਨਵਤਨੋਬਾਲਕੁਲੀਲਅਨੂਪੁ॥ਨਾਰਿਨਪੁਰਖੁਨਪੰਖਣੂਸਾਚਉਚਤੁਰਸ
ਰੂਪੁ॥ਜੋਤਿਸੁਭਾਵੈਸੋਥੀਐਤੂਦੀਪਕੁਤੂਧੂਪੁ॥੧॥ਗੀਤਸਾਦਚਾਖੇਸੁਣੇਬਾਦਸਾਦ
ਨਿਰੋਗੁ॥ਸਚੁਭਾਵੈਸਾਚਉਉਚਵੈਛੂਟੈਸੋਗਵਿਜੋਗੁ॥ਨਾਨਕਨਾਮੁਨਵੀਸਰੈਜੋਤਿਸੁ
ਭਾਵੈਸੁਹੋਗੁ॥੮॥੩॥ਮਾਰੂਮਹਲਾ੧ ॥ਸਾਚੀਕਾਰਕਮਾਵਣੀਹੋਰਿਲਾਲ
ਚਬਾਦਿ॥ਇਹੁਮਨੁਸਾਚੈਮੋਹਿਆਜਿਹਵਾਸਚਿਸਾਦਿ॥ਬਿਨੁਨਾਵੈਕੋਰਸੁਨਹੀਹੋ
ਰਿਚਲਹਿਬਿਖੁਲਾਦਿ॥੧॥ਐਸਾਲਾਲਾਮੇਰੇਲਾਲਕੋਸੁਣਿਖਸਮਹਮਾਰੇ॥ਜਿਉਫੁ
ਰਮਾਵਹਿਤਿਉਚਲਾਸਚੁਲਾਲਿਪਿਆਰੇ॥੧॥ਰਹਾਉ॥ਅਨਦਿਨੁਲਾਲੇਚਾਕਰੀਗੋ
ਲੇਸਿਰਿਮੀਰਾ॥ਗੁਰਬਚਨੀਮਨੁਵੇਚਿਆਸਬਦਿਮਨੁਪੀਰਾ॥ਗੁਰਪੂਰੇਸਾਬਾਸਿਹੈ
ਕਾਟੈਮਨਪੀਰਾ॥੨॥ਲਾਲਾਗੋਲਾਧਣੀਕੋਕਿਆਕਹਉਵਡਿਆਈਐ॥ਭਾਣੈ
ਬਖਸੇਪੂਰਾਧਣੀਸਚੁਕਾਰਕਮਾਈਐ॥ਵਿਛੁੜਿਆਕਉਮੇਲਿਲਏਗੁਰਕਉਬਲਿ
ਜਾਈਐ॥੩॥ਲਾਲੇਗੋਲੇਮਤਿਖਰੀਗੁਰਕੀਮਤਿਨੀਕੀ॥ਸਾਚੀਸੁਰਤਿਸੁਹਾਵਣੀ
ਮਨਮੁਖਮਤਿਫੀਕੀ॥ਮਨੁਤਨੁਤੇਰਾਤੂਪ੍ਰਭੂਸਚੁਧੀਰਕਧੁਰਕੀ॥੪॥ਸਾਚੈਬੈਸਣੁ
ਉਠਣਾਸਚੁਭੋਜਨੁਭਾਖਿਆ॥ਚਿਤਿਸਚੈਵਿਤੋਸਚਾਸਾਚਾਰਸੁਚਾਖਿਆ॥ਸਾਚੈ
ਘਰਿਸਾਚੈਰਖੇਗੁਰਬਚਨਿਸੁਭਾਖਿਆ॥੫॥ਮਨਮੁਖਕਉਆਲਸੁਘਣੋਫਾਥੇ
ਓਜਾੜੀ॥ਫਾਥਾਚੁਗੈਨਿਤਚੋਗੜੀਲਗਿਬੰਧੁਵਿਗਾੜੀ॥ਗੁਰਪਰਸਾਦੀਮੁਕਤੁਹੋਇ
ਸਾਚੇਨਿਜਤਾੜੀ॥੬॥ਅਨਹਤਿਲਾਲਾਬੇਧਿਆਪ੍ਰਭਹੇਤਿਪਿਆਰੀ॥ਬਿਨੁਸਾ
ਚੇਜੀਉਜਲਿਬਲਉਝੂਠੇਵੇਕਾਰੀ॥ਬਾਦਿਕਾਰਾਸਭਿਛੋਡੀਆਸਾਚੀਤਰਤਾਰੀ
॥੭॥ਜਿਨੀਨਾਮੁਵਿਸਾਰਿਆਤਿਨਾਠਉਰਨਠਾਉ॥ਲਾਲੈਲਾਲਚੁਤਿਆਗਿਆਪ
ਇਆਹਰਿਨਾਉ॥ਤੂਬਖਸਹਿਤਾਮੇਲਿਲੈਹਿਨਾਨਕਬਲਿਜਾਉ॥੮॥੪॥ਮਾਰੂਮ
ਹਲਾ੧ ॥ਲਾਲੈਗਾਰਬੁਛੋਡਿਆਗੁਰਕੈਭੈਸਹਜਿਸੁਭਾਈ॥ਲਾਲੈਖਸਮੁ
ਪਛਾਣਿਆਵਡੀਵਡਿਆਈ॥ਖਸਮਿਮਿਲਿਐਸੁਖੁਪਾਇਆਕੀਮਤਿਕਹਣੁ

ਜਾਈ॥੧॥ਲਾਲਾਗੋਲਾਖਸਮਕਾਖਸਮੈਵਡਿਆਈ॥ਗੁਰਪਰਸਾਦੀਉਬਰੇਹਰਿਕੀਸ
ਰਣਾਈ॥੧॥ਰਹਾਉ॥ਲਾਲੇਨੋਸਿਰਿਕਾਰਹੈਧੁਰਿਖਸਮਿਫੁਰਮਾਈ॥ਲਾਲੈਹੁਕਮੁਪਛ
ਣਿਆਸਦਾਰਹੈਰਜਾਈ॥ਆਪੇਮੀਰਾਬਖਸਿਲਏਵਡੀਵਡਿਆਈ॥੨॥ਆਪਿਸਚ
ਸਭੁਸਚੁਹੈਗੁਰਸਬਦਿਬੁਝਾਈ॥ਤੇਰੀਸੇਵਾਸੋਕਰੇਜਿਸਨੋਲੈਹਿਤੂਲਾਈ॥ਬਿਨੁਸੇਵ
ਕਿਨੈਨਪਾਇਆਦੂਜੈਭਰਮਿਖੁਆਈ॥੩॥ਸੋਕਿਉਮਨਹੁਵਿਸਾਰੀਐਨਿਤਦੇਵੈਚੜੈਸ
ਵਾਇਆ॥ਜੀਉਪਿੰਡੁਸਭੁਤਿਸਦਾਸਾਹੁਤਿਨੈਵਿਚਿਪਾਇਆ॥ਜਾਕ੍ਰਿਪਾਕਰੇਤਾਸੇ
ਵੀਐਸੇਵਿਸਾਚਿਸਮਾਇਆ॥੪॥ਲਾਲਾਸੋਜੀਵਤੁਮਰੈਮਰਿਵਿਚਹੁਆਪੁਗਵਾਏ॥
ਬੰਧਨਤੂਟਹਿਮੁਕਤਿਹੋਇਤ੍ਰਿਸਨਾਅਗਨਿਬੁਝਾਏ॥ਸਭਮਹਿਨਾਮੁਨਿਧਾਨੁਹੈਗੁਰ
ਮੁਖਿਕੋਪਾਏ॥੫॥ਲਾਲੇਵਿਚਿਗੁਣੁਕਿਛੁਨਹੀਲਾਲਾਅਵਗਣਿਆਰੁ॥ਤੁਧੁਜੇਵ
ਡੁਦਾਤਾਕੋਨਹੀਤੂਬਖਸਣਹਾਰੁ॥ਤੇਰਾਹੁਕਮੁਲਾਲਾਮੰਨੇਏਹਕਰਣੀਸਾਰੁ॥੬॥ਗੁਰਸ
ਾਗਰੁਅੰਮ੍ਰਿਤਸਰੁਜੋਇਛੇਸੋਫਲੁਪਾਏ॥ਨਾਮੁਪਦਾਰਥੁਅਮਰੁਹੈਹਿਰਦੈਮੰਨਿਵਸਾਏ॥
ਗੁਰਸੇਵਾਸਦਾਸੁਖੁਹੈਜਿਸਨੋਹੁਕਮੁਮਨਾਏ॥੭॥ਸੁਇਨਾਰੁਪਾਸਭਧਾਤੁਹੈਮਾਟੀਰਲਿ
ਜਾਈ॥ਬਿਨੁਨਾਵੈਨਾਲਿਨਚਲਈਸਤਿਗੁਰਿਬੂਝਬੁਝਾਈ॥ਨਾਨਕਨਾਮਿਰਤੇਸੇਨਿ
ਰਮਲੇਸਾਚੈਰਹੇਸਮਾਈ॥੮॥੫॥ਮਾਰੂਮਹਲਾ੧ ॥ਹੁਕਮੁਭਇਆਰਹਣਾ
ਨਹੀਧੁਰਿਫਾਟੇਚੀਰੈ॥ਏਹੁਮਨੁਅਵਗਣਿਬਾਧਿਆਸਹੁਦੇਹਸਰੀਰੈ॥ਪੂਰੈਗੁਰਿਬ
ਖਸਾਈਅਹਿਸਭਿਗੁਨਹਫਕੀਰੈ॥੧॥ਕਿਉਰਹੀਐਉਠਿਚਲਣਾਬੁਝੁਸਬਦਬੀ
ਚਾਰਾ॥ਜਿਸੁਤੂਮੇਲਹਿਸੋਮਿਲੈਧੁਰਿਹੁਕਮੁਅਪਾਰਾ॥੧॥ਰਹਾਉ॥ਜਿਉਤੂਰਾਖਹਿ
ਤਿਉਰਹਾਜੋਦੇਹਿਸੁਖਾਉ॥ਜਿਉਤੂਚਲਾਵਹਿਤਿਉਚਲਾਮੁਖਿਅੰਮ੍ਰਿਤਨਾਉ॥
ਮੇਰੇਠਾਕੁਰਹਥਿਵਡਿਆਈਆਮੇਲਹਿਮਨਿਚਾਉ॥੨॥ਕੀਤਾਕਿਆਸਾਲਾਹੀਐ
ਕਰਿਦੇਖੈਸੋਈ॥ਜਿਨਿਕੀਆਸੋਮਨਿਵਸੈਮੈਅਵਰੁਨਕੋਈ॥ਸੋਸਾਚਾਸਾਲਾਹੀਐਸ
ਚੀਪਤਿਹੋਈ॥੩॥ਪੰਡਿਤੁਪੜਿਨਪਹੁਚਈਬਹੁਆਲਜੰਜਾਲਾ॥ਪਾਪੁਪੁੰਨੁਦੁਇ
ਸੰਗਮੇਖੁਧਿਆਜਮਕਾਲਾ॥ਵਿਛੋੜਾਭਉਵੀਸਰੈਪੂਰਾਰਖਵਾਲਾ॥੪॥ਜਿਨਕੀ
ਲੇਖੈਪਤਿਪਵੈਸੇਪੂਰੇਭਾਈ॥ਪੂਰੇਪੂਰੀਮਤਿਹੈਸਚੀਵਡਿਆਈ॥ਦੇਦੇਤੋਟਿਨਆ

ਵਹੀਲੈਲੇਬਾਕਿਪਾਈ॥੪॥ਖਾਰਸਮੁੰਦੁਢੰਢੋਲੀਐਇਕੁਮਣੀਆਪਾਵੈ॥ਦੁਇਦਿ
ਚਾਰਿਸੁਹਾਵਣਾਮਾਟੀਤਿਸੁਖਾਵੈ॥ਗੁਰੁਸਾਗਰੁਸਤਿਸੇਵੀਐਦੇਤੋਟਿਨਆਵੈ॥੫॥ਮੇਰੇ
ਪ੍ਰਭਭਾਵਨਿਸੇਊਜਲੇਸਭਮੈਲੁਭਰੀਜੈ॥ਮੈਲਾਊਜਲੁਤਾਥੀਐਪਾਰਸਸੰਗਿਭੀਜੈ॥
ਵੰਨੀਸਾਚੇਲਾਲਕੀਕਿਨਿਕੀਮਤਿਕੀਜੈ॥੬॥ਭੇਖੀਹਾਥਨਲਭਈਤੀਰਥਿਨਹੀਦਾਨੇ॥
ਪੂਛਉਬੇਦਪੜੰਤਿਆਮੂਠੀਵਿਣੁਮਾਨੇ॥ਨਾਨਕਕੀਮਤਿਸੋਕਰੇਪੂਰਾਗੁਰੁਗਿਆਨੇ॥
੮॥੬॥ਮਾਰੂਮਹਲਾ੧॥ ਮਨਮੁਖੁਲਹਰਿਘਰੁਤਜਿਵਿਗੂਚੈਅਵਰਾਕੇਘ
ਰਹੇਰੈ॥ਗ੍ਰਿਹਧਰਮੁਗਵਾਏਸਤਿਗੁਰੁਨਭੇਟੈਦੁਰਮਤਿਘੂਮਨਘੇਰੈ॥ਦਿਸੰਤਰੁਭਵੈਪਾ
ਠਪੜਿਥਾਕਾਤ੍ਰਿਸਨਾਹੋਇਵਧੇਰੈ॥ਕਾਚੀਪਿੰਡੀਸਬਦੁਨਚੀਨੈਉਦਰੁਭਰੈਜੈਸੇਢੋਰੈ॥
ਬਾਬਾਐਸੀਰਵਤਰਵੈਸੰਨਿਆਸੀ॥ਗੁਰਕੈਸਬਦਿਏਕਲਿਵਲਾਗੀਤੇਰੈਨਾਮਿਰ
ਤ੍ਰਿਪਤਾਸੀ॥੧॥ਰਹਾਉ॥ਘੋਲੀਗੇਰੂਰੰਗੁਚੜਾਇਆਵਸਤ੍ਰਭੇਖਭੇਖਾਰੀ॥ਕਾਪੜ
ਫਾਰਿਬਨਾਈਖਿੰਥਾਝੋਲੀਮਾਇਆਧਾਰੀ॥ਘਰਿਘਰਿਮਾਗੈਜਗੁਪਰਬੋਧੈਮਨਿਅੰ
ਧੈਪਤਿਹਾਰੀ॥ਭਰਮਿਭੁਲਾਣਾਸਬਦੁਨਚੀਨੈਜੂਐਬਾਜੀਹਾਰੀ॥੨॥ਅੰਤਰਿਅਗ
ਨਿਨਗੁਰਬਿਨੁਬੂਝੈਬਾਹਰਿਪੂਅਰਤਾਪੈ॥ਗੁਰਸੇਵਾਬਿਨੁਭਗਤਿਨਹੋਵੀਕਿਉਕਰਿਚੀ
ਨਸਿਆਪੈ॥ਨਿੰਦਾਕਰਿਕਰਿਨਰਕਨਿਵਾਸੀਅੰਤਰਿਆਤਮਜਾਪੈ॥ਅਠਸਠਿਤੀਰਥ
ਭਰਮਿਵਿਗੂਚਹਿਕਿਉਮਲੁਧੋਪੈਪਾਪੈ॥੩॥ਛਾਣੀਖਾਕੁਬਿਭੂਤਚੜਾਈਮਾਇਆ
ਕਾਮਗੁਜੋਹੈ॥ਅੰਤਰਿਬਾਹਰਿਏਕੁਨਜਾਣੈਸਾਚੁਕਹੇਤੇਛੋਹੈ॥ਪਾਠੁਪੜੈਮੁਖਿਝੂਠੋ
ਬੋਲੈਨਿਗੁਰੇਕੀਮਤਿਓਹੈ॥ਨਾਮੁਨਜਪਈਕਿਉਸੁਖੁਪਾਵੈਬਿਨੁਨਾਵੈਕਿਉਸੋਹੈ॥੪॥
ਮੂੰਡੁਮੁੰਡਾਇਜਟਾਸਿਖਬਾਧੀਮੋਨਿਰਹੈਅਭਿਮਾਨਾ॥ਮਨੂਆਡੋਲੈਦਹਦਿਸਧਾਵੈ
ਬਿਨੁਰਤਆਤਮਗਿਆਨਾ॥ਅੰਮ੍ਰਿਤੁਛੋਡਿਮਹਾਬਿਖੁਪੀਵੈਮਾਇਆਕਾਦੇਵਾਨਾ॥
ਕਿਰਤੁਨਮਿਟਈਹੁਕਮੁਨਬੂਝੈਪਸੂਆਮਾਹਿਸਮਾਨਾ॥੫॥ਹਾਥਕਮੰਡਲੁਕਾਪੜੀ
ਆਮਨਿਤ੍ਰਿਸਨਾਉਪਜੀਭਾਰੀ॥ਇਸਤ੍ਰੀਤਜਿਕਰਿਕਾਮਿਵਿਆਪਿਆਚਿਤੁਲਾਇ
ਆਪਰਨਾਰੀ॥ਸਿਖਕਰੇਕਰਿਸਬਦੁਨਚੀਨੈਲੰਪਟੁਹੈਬਾਜਾਰੀ॥ਅੰਤਰਿਬਿਖੁਬਾ
ਹਰਿਨਿਭਰਾਤੀਤਾਜਮੁਕਰੇਖੁਆਰੀ॥੬॥ਸੋਸੰਨਿਆਸੀਜੋਸਤਿਗੁਰਸੇਵੈਵਿਚਹੁਆ

ਪੁਗਵਾਏ॥ਛਾਦਨਭੋਜਨਕੀਆਸਨਕਰਈਅਚਿੰਤੁਮਿਲੈਸੋਪਾਏ॥ਬਕੈਨਬੋਲੈਖਿ
ਮਾਧਨੁਸੰਗ੍ਰਹੈਤਾਮਸੁਨਾਮਿਜਲਾਏ॥ਧਨੁਗਿਰਹੀਸੰਨਿਆਸੀਜੋਗੀਜਿਹਰਿਚਰਣੀ
ਚਿਤੁਲਾਏ॥੭॥ਆਸਨਿਰਾਸਰਹੈਸੰਨਿਆਸੀਏਕਸੁਸਿਉਲਿਵਲਾਏ॥ਹਰਿਰ
ਸੁਪੀਵੈਤਾਸਾਤਿਆਵੈਨਿਜਘਰਿਤਾੜੀਲਾਏ॥ਮਨੂਆਨਡੋਲੈਗੁਰਮੁਖਿਬੂਝੈਧਾ
ਵਤੁਵਰਜਿਰਹਾਏ॥ਗ੍ਰਿਹੁਸਰੀਰੁਗੁਰਮਤੀਖੋਜੇਨਾਮੁਪਦਾਰਥੁਪਾਏ॥੮॥ਬ੍ਰਹਮਾਬਿ
ਸਨੁਮਹੇਸੁਸਰੇਸਟਨਾਮਿਰਤੇਵੀਚਾਰੀ॥ਖਾਣੀਬਾਣੀਗਗਨਪਤਾਲੀਜੰਤਾਜੋਤਿਤੁ
ਮਾਰੀ॥ਸਭਿਸੁਖਮੁਕਤਿਨਾਮੁਧੁਨਿਬਾਣੀਸਚੁਨਾਮੁਉਰਧਾਰੀ॥ਨਾਮਬਿਨਾਨਹੀਛੂ
ਟਸਿਨਾਨਕਸਾਚੀਤਰੁਤੂਤਾਰੀ॥੯॥੭॥ਮਾਰੂਮਹਲਾ੧॥ ਮਾਤਪਿਤਾਸੰਜੋਗਿ
ਉਪਾਏਰਕਤੁਬਿੰਦੁਮਿਲਿਪਿੰਡੁਕਰੇ॥ਅੰਤਰਿਗਰਭਉਰਧਿਲਿਵਲਾਗੀਸੋਪ੍ਰਭੁਸ
ਰੇਦਾਤਿਕਰੇ॥੧॥ਸੰਸਾਰੁਭਵਜਲੁਕਿਉਤਰੈ॥ਗੁਰਮੁਖਿਨਾਮੁਨਿਰੰਜਨੁਪਾਈਐਅ
ਫਰਿਓਭਾਰੁਅਫਾਰੁਟਰੈ॥੧॥ਰਹਾਉ॥ਤੇਗੁਣਵਿਸਰਿਗਏਅਪਰਾਧੀਮੈਬਉਰਾਕਿ
ਆਕਰਉਹਰੇ॥ਤੂਦਾਤਾਦਇਆਲੁਸਭੈਸਿਰਿਅਹਿਨਿਸਿਦਾਤਿਸਮਾਰਿਕਰੇ॥੨॥
ਚਾਰਿਪਦਾਰਥਲੈਜਗਿਜਨਮਿਆਸਿਵਸਕਤੀਘਰਿਵਾਸੁਧਰੇ॥ਲਾਗੀਭੂਖਮਾਇ
ਆਮਗੁਜੋਹੈਮੁਕਤਿਪਦਾਰਥੁਮੋਹਿਖਰੇ॥੩॥ਕਰਣਪਲਾਵਕਰੇਨਹੀਪਾਵੈਇਤਉ
ਤਢੂਢਤਥਾਕਿਪਰੇ॥ਕਾਮਿਕ੍ਰੋਧਿਅਹੰਕਾਰਿਵਿਆਪੇਕੂੜਕੁਟੰਬਸਿਉਪ੍ਰੀਤਿਕਰੇ॥
੪॥ਖਾਵੈਭੋਗੈਸੁਣਿਸੁਣਿਦੇਖੈਪਹਿਰਿਦਿਖਾਵੈਕਾਲਘਰੇ॥ਬਿਨੁਗੁਰਸਬਦਨ
ਆਪੁਪਛਾਣੈਬਿਨੁਹਰਿਨਾਮਨਕਾਲੁਟਰੇ॥੫॥ਜੇਤਾਮੋਹੁਹਉਮੈਕਰਿਭੂਲੇਮੇਰੀਮੇ
ਰੀਕਰਤੇਛੀਨਿਖਰੇ॥ਤਨੁਧਨੁਬਿਨਸੈਸਹਸੈਸਹਸਾਫਿਰਿਪਛੁਤਾਵੈਮੁਖਿਧੂਰਿਪਰੇ॥
੬॥ਬਿਰਧਿਭਇਆਜੋਬਨੁਤਨੁਖਿਸਿਆਕਫੁਕੰਠੁਬਿਰੂਧੌਨੈਨਹੁਨੀਰੁਢਰੇ॥ਚਰ
ਣਰਹੇਕਰਕੰਪਣਲਾਗੇਸਾਕਤਰਾਮੁਨਰਿਦੈਹਰੇ॥੭॥ਸੁਰਤਿਗਈਕਾਲੀਹੂਧਉਲੇ
ਕਿਸੈਨਭਾਵੈਰਖਿਓਘਰੇ॥ਬਿਸਰਤਨਾਮਐਸੇਦੋਖਲਾਗਹਿਜਮੁਮਾਰਿਸਮਾਰੇਨ
ਰਕਿਖਰੇ॥੮॥ਪੂਰਬਜਨਮਕੋਲੇਖੁਨਮਿਟਈਜਨਮਿਮਰੈਕਾਕਉਦੋਸੁਧਰੇ॥ਬਿ
ਨੁਗੁਰਬਾਦਿਜੀਵਣੁਹੋਰੁਮਰਣਾਬਿਨੁਗੁਰਸਬਦੈਜਨਮੁਜਰੇ॥੯॥ਖੁਸੀਖੁਆ

ਰਬੁਣੇਰਸਭੋਗਣਫੋਕਟਕਰਮਵਿਕਾਰਕਰੇ॥ਨਾਮੁਬਿਸਾਰਿਲੋਭਿਮੂਲੁਖੋਇਓ
ਸਿਰਿਧਰਮਰਾਇਕਾਡੰਡੁਪਰੇ॥੧੦॥ਗੁਰਮੁਖਿਰਾਮਨਾਮਗੁਣਗਾਵਹਿਜਾਕਉਹ
ਰਿਪ੍ਰਭੁਨਦਰਿਕਰੇ॥ਤੇਨਿਰਮਲਪੁਰਖਅਪਰੰਪਰਪੂਰੇਤੇਜਗਮਹਿਗੁਰਗੋਵਿੰਦ
ਹਰੇ॥੧੧॥ਹਰਿਸਿਮਰਹੁਗੁਰਬਚਨਸਮਾਰਹੁਸੰਗਤਿਹਰਿਜਨਭਾਉਕਰੇ॥ਹਰਿਜ
ਨਗੁਰਪਰਧਾਨੁਦੁਆਰੈਨਾਨਕਤਿਨਜਨਕੀਰੇਣੁਹਰੇ॥੧੨॥੮॥

ੴ ਸਤਿਗੁਰਪ੍ਰਸਾਦਿ॥

ਮਾਰੂਕਾਫੀਮਹਲਾ੧ ਘਰੁ੨ ॥ਆਵਉਵੰਞਉਡੁੰਮਣੀਕਿਤੀਮਿਤ੍ਰਕਰੇ
ਉ॥ਸਾਧਨਢੋਈਨਲਹੈਵਾਢੀਕਿਉਧੀਰੇਉ॥੧॥ਮੈਡਾਮਨੁਰਤਾਆਪਨੜੇਪਿਰਨਾਲਿ
॥ਹਉਘੋਲਿਘੁਮਾਈਖੰਨੀਐਕੀਤੀਹਿਕਭੋਰੀਨਦਰਿਨਿਹਾਲਿ॥੧॥ਰਹਾਉ॥
ਪੇਈਅੜੈਡੋਹਾਗਣੀਸਾਹੁਰੜੈਕਿਉਜਾਉ॥ਮੈਗਲਿਅਉਗਣਮੁਠੜੀਬਿਨੁਪਿ
ਰਝੂਰਿਮਰਾਉ॥੨॥ਪੇਈਅੜੈਪਿਰੁਸੰਮਲਾਸਾਹੁਰੜੈਘਰਿਵਾਸੁ॥ਸੁਖਿਸਵੰ
ਧਿਸੋਹਾਗਣੀਪਿਰੁਪਾਇਆਗੁਣਤਾਸੁ॥੩॥ਲੇਫੁਨਿਹਾਲੀਪਟਕੀਕਾਪੜੁ
ਅੰਗਿਬਣਾਇਆ॥ਪਿਰੁਮੁਤੀਡੋਹਾਗਣੀਤਿਨਡੁਖੀਰੈਣਿਵਿਹਾਇ॥੪॥ਕਿਤੀ
ਚਖਉਸਾਡੜੇਕਿਤੀਵੇਸਕਰੇਉ॥ਪਿਰਬਿਨੁਜੋਬਨੁਬਾਦਿਗਇਅਮੁਵਾਢੀਝੂਰੇ
ਦੀਝੂਰੇਉ॥੫॥ਸਚੇਸੰਦਾਸਦੜਾਸੁਣੀਐਗੁਰਵੀਚਾਰਿ॥ਸਚੇਸਚਾਬੈਹਣਾਨਦ
ਰੀਨਦਰਿਪਿਆਰਿ॥੬॥ਗਿਆਨੀਅੰਜਨੁਸਚਕਾਡੇਖੈਡੇਖਣਹਾਰੁ॥ਗੁਰਮੁ
ਖਿਬੁਝੈਜਾਣੀਐਹਉਮੈਗਰਬੁਨਿਵਾਰਿ॥੭॥ਤਉਭਾਵਨਿਤਉਜੇਹੀਆਮੂ
ਜੇਹੀਆਕਿਤੀਆਹ॥ਨਾਨਕਨਾਹੁਨਵੀਛੁੜੈਤਿਨਸਚੈਰਤੜੀਆਹ॥੮॥੧॥੯॥

॥ਮਾਰੂਮਹਲਾ੧ ॥ਨਾਭੈਣਾਭਰਜਾਈਆਨਾਸੇਸਸੁੜੀਆਹ॥ਸਚਾਸ
ਕਨਾਤੁਟਈਗੁਰੁਮੇਲੇਸਹੀਆਹ॥੧॥ਬਲਿਹਾਰੀਗੁਰਆਪਣੇਸਦਬਲਿਹਾਰੈ
ਜਾਉ॥ਗੁਰਬਿਨੁਏਤਾਭਵਿਥਕੀਗੁਰਿਪਿਰੁਮੇਲਿਮਿਲਾਇਅਮੁ॥੧॥
ਰਹਾਉ॥ਫੁਫੀਨਾਨੀਮਾਸੀਆਦੇਰਜੇਠਾਨੜੀਆਹ॥ਆਵਨਿਵੰਞਨਿਨਾਰ
ਹਨਿਪੂਰਭਰੇਪਹੀਆਹ॥੨॥ਮਾਮੇਤੈਮਾਮਾਣੀਆਭਾਇਰਬਾਪਨਮਾਉ॥ਸਾ

ਭਰੇਤਿਨਨਾਠੀਆਭੀੜਪਣੀਦਰੀਆਉ॥੩॥ਸਾਚਉਰੰਗਿਰੰਗਾਵਲੋਸਖੀਹਮ ੫੨੦
ਰੋਕੰਤੁ॥ਸਾਚਿਵਿਛੋੜਾਨਾਥੀਐਸੋਸਹੁਰੰਗਿਰਵੰਤੁ॥੪॥ਸਭੇਰੁਤੀਚੰਗੀਆਜਿਤੁ
ਸਚੇਸਿਉਨੇਹੁ॥ਸਾਧਨਕੰਤੁਪਛਾਣਿਆਸੁਖਿਸੁਤੀਨਿਸਿਡੇਹੁ॥੫॥ਪਤਣਿਕੂਕੇ
ਪਾਤਣੀਵੰਞਹੁਧ੍ਰੁਕਿਵਿਲਾੜਿ॥ਪਾਰਿਪਵੰਦੜੇਡਿਠੁਮੈਸਤਿਗੁਰਬੋਹਿਥਚਾ
ੜਿ॥੬॥ਹਿਕਨੀਲਦਿਆਹਿਕਿਲਦਿਗਏਹਿਕਿਭਾਰੇਭਰਨਾਲਿ॥ਜਿਨੀਸਚੁ
ਵਣੰਜਿਆਸੇਸਚੇਪ੍ਰਭਨਾਲਿ॥੭॥ਨਾਹਮਚੰਗੇਆਖੀਅਹਬੁਰਾਨਦਿਸੈਕੋਇ
॥ਨਾਨਕਹਉਮੈਮਾਰੀਐਸਚੇਜੇਹੜਾਸੋਇ॥੮॥੨॥੧੦॥ਮਾਰੂਮਹਲਾ੧
॥ਨਾਜਾਣਾਮੂਰਖੁਹੈਕੋਈਨਾਜਾਣਾਸਿਆਣਾ॥ਸਦਾਸਾਹਿਬਕੈਰੰਗਿਰਾਤਾਅਨਦਿ
ਨੁਨਾਮੁਵਖਾਣਾ॥੧॥ਬਾਬਾਮੂਰਖੁਹਾਨਾਵੈਬਲਿਜਾਉ॥ਤੂਕਰਤਾਤੂਦਾਨਾਬੀਨਾਤੇ
ਰੈਨਾਮਿਤਰਾਉ॥੧॥ਰਹਾਉ॥ਮੂਰਖੁਸਿਆਣਾਏਕੁਹੈਏਕਜੋਤਿਦੁਇਨਾਉ॥ਮੂਰਖ
ਸਿਰਿਮੂਰਖੁਹੈਜਿਮੰਨੇਨਾਹੀਨਾਉ॥੨॥ਗੁਰਦੁਆਰੈਨਾਉਪਾਈਐਬਿਨੁਸਤਿ
ਗੁਰਪਲੈਨਪਾਇ॥ਸਤਿਗੁਰਕੈਭਾਣੈਮਨਿਵਸੈਤਾਅਹਿਨਿਸਿਰਹੈਲਿਵਲਾ
ਇ॥੩॥ਰਾਜੰਰੰਗੰਰੂਪੰਮਾਲੰਜੋਬਨੁਤੇਜੂਆਰੀ॥ਹੁਕਮੀਬਾਧੇਪਾਸੈਖੇਲਹਿਚ
ਉਪੜਿਏਕਾਸਾਰੀ॥੪॥ਜਗਿਚਤੁਰੁਸਿਆਣਾਭਰਮਿਭੁਲਾਣਾਨਾਉਪੰਡਿਤਪ
ੜਹਿਗਾਵਾਰੀ॥ਨਾਉਵਿਸਾਰਹਿਬੇਦੁਸਮਾਲਹਿਬਿਖੁਭੂਲੇਲੇਖਾਰੀ॥੫॥ਕ
ਲਰਖੇਤੀਤਰਵਰਕੰਠੇਬਾਗਾਪਹਿਰਹਿਕਜਲੁਝੂਰੈ॥ਏਹੁਸੰਸਾਰੁਤਿਸੈਕੀਕੋਠੀਜੋ
ਪੈਸੈਸੋਗਰਬਿਜਰੈ॥੬॥ਰਯਤਿਰਾਜੇਕਹਾਸਬਾਏਦੁਹੁਅੰਤਰਿਸੋਜਾਸੀ॥ਕਹਤ
ਨਾਨਕਗੁਰਸਚੇਕੀਪਉੜੀਰਹਸੀਅਲਖੁਨਿਵਾਸੀ॥੭॥੩॥੧੧॥

ਮਾਰੂਮਹਲਾ੩ ਘਰੁ੫ ਅਸਟਪਦੀ॥ ੴ ਸਤਿਗੁਰਪ੍ਰਸਾਦਿ॥
ਜਿਸਨੋਪ੍ਰੇਮੁਮੰਨਿਵਸਾਏ॥ਸਾਚੈਸਬਦਿਸਹਜਿਸੁਭਾਏ॥ਏਹਾਵੇਦਨਸੋਈਜਾਣੈਅ
ਵਰੁਕਿਜਾਣੈਕਾਰੀਜੀਉ॥੧॥ਆਪੇਮੇਲੇਆਪਿਮਿਲਾਏ॥ਆਪਣਾਪਿਆਰੁ
ਆਪੇਲਾਏ॥ਪ੍ਰੇਮਕੀਸਾਰਸੋਈਜਾਣੈਜਿਸਨੋਨਦਰਿਤੁਮਾਰੀਜੀਉ॥੧॥ਰਹਾਉ

॥ਦਿਬਦ੍ਰਿਸਟਿਜਾਗੈਭਰਮੁਚੁਕਾਏ॥ਗੁਰਪਰਸਾਦਿਪਰਮਪਦੁਪਾਏ॥ਸੋਜੋਗੀ
ਇਹਜੁਗਤਿਪਛਾਣੈਗੁਰਕੈਸਬਦਿਬੀਚਾਰੀਜੀਉ॥੨॥ਸੰਜੋਗੀਧਨਪਿਰਮੇ
ਲਾਹੋਵੈ॥ਗੁਰਮਤਿਵਿਚਹੁਦੁਰਮਤਿਖੋਵੈ॥ਰੰਗਸਿਉਨਿਤਰਲੀਆਮਾਣੈ
ਅਪਣੇਕੰਤਪਿਆਰੀਜੀਉ॥੩॥ਸਤਿਗੁਰਬਾਝਹੁਵੈਦੁਨਕੋਈ॥ਆਪੇਆ
ਪਿਨਿਰੰਜਨੁਸੋਈ॥ਸਤਿਗੁਰਿਮਿਲਿਐਮਰੈਮੰਦਾਹੋਵੈਗਿਆਨੁਬੀਚਾਰੀ
ਜੀਉ॥੪॥ਏਹੁਸਬਦੁਸਾਰੁਜਿਸਨੋਲਾਏ॥ਗੁਰਮੁਖਿਤ੍ਰਿਸਨਾਭੁਖਗਵਾਏ
॥ਆਪਣਲੀਆਕਿਛੂਨਪਾਈਐਕਰਿਕਿਰਪਾਕਲਧਾਰੀਜੀਉ॥੫॥ਅ
ਗਮਨਿਗਮੁਸਤਿਗੁਰੂਦਿਖਾਇਆ॥ਕਰਿਕਿਰਪਾਅਪਨੈਘਰਿਆਇਆ॥ਅੰ
ਜਨਮਾਹਿਨਿਰੰਜਨੁਜਾਤਾਜਿਨਕਉਨਦਰਿਤੁਮਾਰੀਜੀਉ॥੬॥ਗੁਰਮੁਖਿਹੋਵੈਸੋਤ
ਤੁਪਾਏ॥ਆਪਣਾਆਪੁਵਿਚਹੁਗਵਾਏ॥ਸਤਿਗੁਰਬਾਝਹੁਸਭੁਧੰਧੁਕਮਾਵੈਵੇ
ਖਹੁਮਨਿਵੀਚਾਰੀਜੀਉ॥੭॥ਇਕਿਭ੍ਰਮਿਭੂਲੇਫਿਰਹਿਅਹੰਕਾਰੀ॥ਇਕਨਾਗੁ
ਰਮੁਖਿਹਉਮੈਮਾਰੀ॥ਸਚੈਸਬਦਿਰਤੇਬੈਰਾਗੀਹੋਰਿਭਰਮਿਭੁਲੇਗਾਵਾਰੀਜੀਉ
॥੮॥ਗੁਰਮੁਖਿਜਿਨੀਨਾਮੁਨਪਾਇਆ॥ਮਨਮੁਖਿਬਿਰਥਾਜਨਮੁਗਵਾਇਆ॥
ਅਗੈਵਿਣੁਨਾਵੈਕੋਬੇਲੀਨਾਹੀਬੂਝੈਗੁਰਬੀਚਾਰੀਜੀਉ॥੯॥ਅੰਮ੍ਰਿਤਨਾਮੁਸ
ਦਾਸੁਖਦਾਤਾ॥ਗੁਰਿਪੂਰੈਜੁਗਚਾਰੇਜਾਤਾ॥ਜਿਸੁਤੂਦੇਵਹਿਸੋਈਪਾਏਨਾਨਕ
ਤਤੁਬੀਚਾਰੀਜੀਉ॥੧੦॥੧॥

ਮਾਰੂਮਹਲਾ੫ ਘਰੁ੮ ਅਸਟਪਦੀਆ॥ ੧ੴਸਤਿਗੁਰਪ੍ਰਸਾਦਿ॥
ਲਖਚਉਰਾਸੀਹਭ੍ਰਮਤੇਭ੍ਰਮਤੇਦੁਲਭਜਨਮੁਅਬਪਾਇਓਇ॥੧॥ਰੇਮੂੜੇਤੂੰਹੋਛੈ
ਰਸਿਲਪਟਾਇਓਇ॥ਅੰਮ੍ਰਿਤੁਸੰਗਿਬਸਤੁਹੈਤੇਰੈਬਿਖਿਆਸਿਉਉਰਝਾਇਓਇ
॥੧॥ਰਹਾਉ॥ਰਤਨਜਵੇਹਰਬਨਜਨਆਇਓਕਾਲਰੁਲਾਦਿਚਲਾਇਓਇ॥੨॥
ਜਿਹਘਰਮਹਿਤੁਧੁਰਹਨਾਬਸਨਾਸੋਘਰੁਚੀਤਿਨਆਇਓਇ॥੩॥ਅਟਲਅਖੰ
ਡਪ੍ਰਾਣਸੁਖਦਾਈਇਕਨਿਮਖਨਹੀਤੁਝੁਗਾਇਓਇ॥੪॥ਜਹਾਜਾਣਾਸੋਥਾਨੁਵਿਸਾ
ਰਿਓਇਕਨਿਮਖਨਹੀਮਨੁਲਾਇਓਇ॥੫॥ਪੁਤ੍ਰਕਲਤ੍ਰਗ੍ਰਿਹਦੇਖਿਸਮਗ੍ਰੀ

ਗ੍ਰੀਮਹਿਉਰਝਾਇਓਇ॥੬॥ਜਿਤੁਕੋਲਾਇਓਤਿਤਹੀਲਾਗਾਤੈਸੇਕਰਮਕਮਾਇਓਇ॥੭ ੫੨੧
॥ਜਉਭਇਓਕ੍ਰਿਪਾਲੁਤਾਸਾਧਸੰਗੁਪਾਇਆਜਨਨਾਨਕਬ੍ਰਹਮੁਧਿਆਇਓਇ॥੮॥
੧॥ਮਾਰੂਮਹਲਾ੫ ॥ਕਰਿਅਨੁਗ੍ਰਹੁਰਾਖਿਲੀਨੋਭਇਓਸਾਧੂਸੰਗੁ॥ਹਰਿਨਾਮਰ
ਸੁਰਸਨਾਉਚਾਰੈਮਿਸਟਗੂੜਾਰੰਗੁ॥੧॥ਮੇਰੇਮਾਨਕੋਅਸਥਾਨੁ॥ਮੀਤਸਾਜਨਸਖਾ
ਬੰਧਪੁਅੰਤਰਜਾਮੀਜਾਨੁ॥੧॥ਰਹਾਉ॥ਸੰਸਾਰਸਾਗਰੁਜਿਨਿਉਪਾਇਓਸਰਣਿਪ੍ਰਭ
ਕੀਗਹੀ॥ਗੁਰਪ੍ਰਸਾਦੀਪ੍ਰਭੁਅਰਾਧੇਜਮਕੰਕਰੁਕਿਛੁਨਕਹੀ॥੨॥ਮੋਖਮੁਕਤਿਦੁਆ
ਰਿਜਾਕੈਸੰਤਰਿਦਾਭੰਡਾਰੁ॥ਜੀਅਜੁਗਤਿਸੁਜਾਣੁਸੁਆਮੀਸਦਾਰਾਖਣਹਾਰੁ॥੩॥
ਦੂਖਦਰਦਕਲੇਸਬਿਨਸਹਿਜਿਸੁਬਸੈਮਨਮਾਹਿ॥ਮਿਰਤੁਨਰਕੁਅਸਥਾਨਬਿਖੜੇ
ਬਿਖੁਨਪੋਹੈਤਾਹਿ॥੪॥ਰਿਧਿਸਿਧਿਨਵਨਿਧਿਜਾਕੈਅੰਮ੍ਰਿਤਾਪਰਵਾਹ॥ਆਦਿ
ਅੰਤੇਮਧਿਪੂਰਨਊਚਅਗਮਅਗਾਹ॥੫॥ਸਿਧਸਾਧਿਕਦੇਵਮੁਨਿਜਨਬੇਦਕਰ
ਹਿਉਚਾਰੁ॥ਸਿਮਰਿਸੁਆਮੀਸੁਖਸਹਜਿਭੁੰਚਹਿਨਹੀਅੰਤੁਪਾਰਾਵਾਰੁ॥੬॥ਅਨਿ
ਕਪ੍ਰਾਛਤਮਿਟਹਿਖਿਨਮਾਹਿਰਿਦੈਜਪਿਭਗਵਾਨ॥ਪਾਵਨਾਤੇਮਹਾਪਾਵਨਕੋਟਦਾਨ
ਇਸਨਾਨ॥੭॥ਬਲਬੁਧਿਸੁਧਿਪਰਾਣਸਰਬਸੁਸੰਤਨਾਕੀਰਾਸਿ॥ਬਿਸਰੁਨਾਹੀਨਿਮ
ਖਮਨਤੇਨਾਨਕਕੀਅਰਦਾਸਿ॥੮॥੨॥ਮਾਰੂਮਹਲਾ੫ ॥ਸਸਤ੍ਰਿਤੀਖਣਿ
ਕਾਟਿਡਾਰਿਓਮਨਿਨਕੀਨੋਰੋਸੁ॥ਕਾਜੁਉਆਕੋਲੇਸਵਾਰਿਓਤਿਲੁਨਦੀਨੋਦੋਸੁ
॥੧॥ਮਨਮੇਰੇਰਾਮਰਉਨਿਤਨੀਤਿ॥ਦਇਆਲਦੇਵਕ੍ਰਿਪਾਲਗੋਬਿੰਦਸੁਨਿਸੰਤ
ਨਾਕੀਰੀਤਿ॥੧॥ਰਹਾਉ॥ਚਰਣਤਲੈਉਗਾਹਿਬੈਸਿਓਸ੍ਰਮੁਨਰਹਿਓਸਰੀਰਿ॥ਮ
ਹਾਸਾਗਰੁਨਹਵਿਆਪੈਖਿਨਹਿਉਤਰਿਓਤੀਰਿ॥੨॥ਚੰਦਨਅਗਰਕਪੂਰਲੇਪ
ਨਤਿਸੁਸੰਗੇਨਹੀਪ੍ਰੀਤਿ॥ਬਿਸਟਾਮੂਤ੍ਰਖੋਦਿਤਿਲੁਤਿਲੁਮਨਿਨਮਨੀਬਿਪਰੀਤਿ
॥੩॥ਊਚਨੀਚਬਿਕਾਰਸੁਕ੍ਰਿਤਸੰਲਗਨਸਭਸੁਖਛਤ੍ਰ॥ਮਿਤ੍ਰਸਤ੍ਰੁਨਕਛੂਜਾਨੈ
ਸਰਬਜੀਅਸਮਤ॥੪॥ਕਰਿਪ੍ਰਗਾਸੁਪ੍ਰਚੰਡਪ੍ਰਗਟਿਓਅੰਧਕਾਰਬਿਨਾਸ॥
ਪਵਿਤ੍ਰਅਪਵਿਤ੍ਰਹਕਿਰਣਲਾਗੇਮਨਿਨਭਇਓਬਿਖਾਦੁ॥੫॥ਸੀਤਮੰਦਸੁਗੰ
ਧਚਲਿਓਸਰਬਥਾਨਸਮਾਨ॥ਜਹਾਸਾਕਿਛੁਤਹਾਲਾਗਿਓਤਿਲੁਨਸੰਕਾਮਾਨ॥

੬॥ਸੁਭਾਣੈਅਭਾਣੈਜਿਨੁਨਿਕਟਿਆਵੈਸੋਊਤਾਕਾਜਾਏ॥ਆਪਪਰਕਾਕਛੂਨਜਾਣੈ
ਸਦਾਸਹਜਿਸੁਭਾਏ॥੭॥ਚਰਣਸਰਣਸਨਾਥਇਹੁਮਨੁਰੰਗਿਰਾਤੇਲਾਲਾਸੋਪ
ਲਗੁਣਨਿਤਗਾਉਨਾਨਕਭਏਪ੍ਰਭਕਿਰਪਾਲਾ॥੮॥੩॥

ਮਾਰੂਮਹਲਾ੫ ਘਰੁ੪ ਅਸਟਪਦੀਆ॥ ੧ੴਸਤਿਗੁਰਪ੍ਰਸਾਦਿ॥

ਚਾਦਨਾਚਾਦਨੁਆਂਗਨਿਪ੍ਰਭਜੀਉਅੰਤਰਿਚਾਦਨਾ॥੧॥ਆਰਾਧਨਾਅਰਾਧਨੁਨੀਕਾ
ਹਰਿਹਰਿਨਾਮੁਅਰਾਧਨਾ॥੨॥ਤਿਆਗਨਾਤਿਆਗਨੁਨੀਕਾਕਾਮੁਕ੍ਰੋਧੁਲੋਭੁਤਿਆ
ਗਨਾ॥੩॥ਮਾਗਨਾਮਾਗਨੁਨੀਕਾਹਰਿਜਸੁਗੁਰਤੇਮਾਗਨਾ॥੪॥ਜਾਗਨਾਜਾਗਨੁ
ਨੀਕਾਹਰਿਕੀਰਤਨਮਹਿਜਾਗਨਾ॥੫॥ਲਾਗਨਾਲਾਗਨੁਨੀਕਾਗੁਰਚਰਣੀਮਨੁ
ਲਾਗਨਾ॥੬॥ਇਹਬਿਧਿਤਿਸਹਿਪਰਾਪਤੇਜਾਕੈਮਸਤਕਿਭਾਗਨਾ॥੭॥ਕਹੁ
ਨਾਨਕਤਿਸੁਸਭੁਕਿਛੁਨੀਕਾਜੋਪ੍ਰਭਕੀਸਰਨਾਗਨਾ॥੮॥੧॥੪॥ਮਾਰੂਮਹਲਾ੫
॥ਆਉਜੀਤੂਆਉਹਮਾਰੈਹਰਿਜਸੁਸ੍ਰਵਨਸੁਨਾਵਨਾ॥੧॥ਰਹਾਉ॥ਤੁਧੁ
ਆਵਤਮੇਰਾਮਨੁਤਨੁਹਰਿਆਹਰਿਜਸੁਤੁਮਸੰਗਿਗਾਵਨਾ॥੧॥ਸੰਤਕ੍ਰਿਪਾਤੇਹਿ
ਰਦੈਵਾਸੈਦੂਜਾਭਾਉਮਿਟਾਵਨਾ॥੨॥ਭਗਤਦਇਆਤੇਬੁਧਿਪਰਗਾਸੈਦੁਰਮਤਿਦੂ
ਖਤਜਾਵਨਾ॥੩॥ਦਰਸਨੁਭੇਟਤਹੋਤਪੁਨੀਤਾਪੁਨਰਪਿਗਰਭਿਨਪਾਵਨਾ॥੪॥ਨਉ
ਨਿਧਿਰਿਧਿਸਿਧਿਪਾਈਜੋਤੁਮਰੈਮਨਿਭਾਵਨਾ॥੫॥ਸੰਤਬਿਨਾਮੈਥਾਉਨਕੋਈਅ
ਵਰਨਸੂਝੈਜਾਵਨਾ॥੬॥ਮੋਹਿਨਿਰਗੁਨਕਉਕੋਇਨਰਾਖੈਸੰਤਾਸੰਗਿਸਮਾਵਨਾ॥
੭॥ਕਹੁਨਾਨਕਗੁਰਿਚਲਤੁਦਿਖਾਇਆਮਨਮਧੇਹਰਿਹਰਿਰਾਵਨਾ॥੮॥੨॥੫॥ਮਾ
ਰੂਮਹਲਾ੫ ॥ਜੀਵਨਾਸਫਲਜੀਵਨਸੁਨਿਹਰਿਜਪਿਜਪਿਸਦਜੀਵਨਾ
॥੧॥ਰਹਾਉ॥ਪੀਵਨਾਜਿਤੁਮਨੁਆਘਾਵੈਨਾਮੁਅੰਮ੍ਰਿਤਰਸੁਪੀਵਨਾ॥੧॥ਖਾਵ
ਨਾਜਿਤੁਭੂਖਨਲਾਗੈਸੰਤੋਖਿਸਦਾਤ੍ਰਿਪਤੀਵਨਾ॥੨॥ਪੈਨਣਾਰਖੁਪਤਿਪਰਮੇਸੁ
ਰਫਿਰਿਨਾਗੇਨਹੀਥੀਵਨਾ॥੩॥ਭੋਗਨਾਮਨਮਧੇਹਰਿਰਸੁਸੰਤਸੰਗਤਿਮਹਿਲੀਵ
ਨਾ॥੪॥ਬਿਨੁਤਾਗੇਬਿਨੁਸੂਈਆਨੀਮਨੁਹਰਿਭਗਤੀਸੰਗਿਸੀਵਨਾ॥੫॥ਮਾਤਿ
ਹਰਿਰਸਮਹਿਰਾਤੇਤਿਸੁਬਹੁੜਿਨਕਬਹੂਅਉਖੀਵਨਾ॥੬॥ਮਿਲਿਓਤਿਸੁਸ

ਬਨਿਧਾਨਾਪ੍ਰਭਿਕ੍ਰਿਪਾਲਿਜਿਸੁਦੀਵਨਾ॥੭॥ਸੁਖੁਨਾਨਕਸੰਤਨਕੀਸੇਵਾਚਰਣਸੰਤਧੋ
ਇਪੀਵਨਾ॥੮॥੩॥੬॥

ਮਾਰੂਮਹਲਾ੫ ਘਰੁ੮ ਅੰਜੁਲੀਆ॥ ੧ੴਸਤਿਗੁਰਪ੍ਰਸਾਦਿ॥

ਜਿਸੁਗ੍ਰਿਹਿਬਹੁਤੁਤਿਸੈਗ੍ਰਿਹਿਚਿੰਤਾ॥ਜਿਸੁਗ੍ਰਿਹਿਥੋਰੀਸੁਫਿਰੈਭ੍ਰਮੰਤਾ॥ਦੁਹੂਬਿਵ
ਸਥਾਤੇਜੋਮੁਕਤਾਸੋਈਸੁਹੇਲਾਭਾਲੀਐ॥੧॥ਗ੍ਰਿਹਰਾਜਮਹਿਨਰਕੁਉਦਾਸਕਰੋਧਾ॥
ਬਹੁਬਿਧਿਬੇਦਪਾਠਸਭਿਸੋਧਾ॥ਦੇਹੀਮਹਿਜੋਰਹੈਅਲਿਪਤਾਤਿਸੁਜਨਕੀਪੂਰਨ
ਘਾਲੀਐ॥੨॥ਜਾਗਤਸੂਤਾਭਰਮਿਵਿਗੂਤਾ॥ਬਿਨੁਗੁਰਮੁਕਤਿਨਹੋਈਐਮੀਤਾ॥
ਸਾਧਸੰਗਿਤੁਟਹਿਹਉਬੰਧਨਏਕੋਏਕੁਨਿਹਾਲੀਐ॥੩॥ਕਰਮਕਰੈਤਬੰਧਾਨਹਕਰੈ
ਤਨਿੰਦਾ॥ਮੋਹਮਗਨਮਨੁਵਿਆਪਿਆਚਿੰਦਾ॥ਗੁਰਪ੍ਰਸਾਦਿਸੁਖੁਦੁਖੁਸਮਜਾਣੈ
ਘਟਿਘਟਿਰਾਮੁਹਿਆਲੀਐ॥੪॥ਸੰਸਾਰੈਮਹਿਸਹਸਾਬਿਆਪੈ॥ਅਕਥਕਥਾ
ਅਗੋਚਰਨਹੀਜਾਪੈ॥ਜਿਸਹਿਬੁਝਾਏਸੋਈਬੂਝੈਓਹੁਬਾਲਕਵਾਗੀਪਾਲੀਐ॥੫॥
ਛੋਡਿਬਹੈਤਉਛੂਟੈਨਾਹੀ॥ਜਉਸੰਚੈਤਉਭਉਮਨਮਾਹੀ॥ਇਸਹੀਮਹਿਜਿਸਕੀਪ
ਤਿਰਾਖੈਤਿਸੁਸਾਧੂਚਉਰੁਢਾਲੀਐ॥੬॥ਜੋਸੂਰਾਤਿਸਹੀਹੋਇਮਰਣਾ॥ਜੋਭਾਗੈ
ਤਿਸੁਜੋਨੀਫਿਰਣਾ॥ਜੋਵਰਤਾਏਸੋਈਭਲਮਾਨੈਬੁਝਿਹੁਕਮੈਦੁਰਮਤਿਜਾਲੀਐ
॥੭॥ਜਿਤੁਜਿਤੁਲਾਵਹਿਤਿਤੁਤਿਤੁਲਗਨਾ॥ਕਰਿਕਰਿਵੇਖੈਅਪਣੇਜਚਨਾ॥ਨਾ
ਨਕਕੇਪੂਰਨਸੁਖਦਾਤੇਤੂਦੇਹਿਤਨਾਮੁਸਮਾਲੀਐ॥੮॥੧॥ਮਾਰੂਮਹਲਾ੫
॥ਬਿਰਖੈਹੇਠਿਸਭਿਜੰਤਇਕਠੇ॥ਇਕਿਤਤੇਇਕਿਬੋਲਨਿਮਿਠੇ॥ਅਸਤੁਉਦੋ
ਤੁਭਇਆਉਠਿਚਲੇਜਿਉਜਿਉਅਉਧਵਿਹਾਣੀਆ॥੧॥ਪਾਪਕਰੇਦੜਸਰਪਰ
ਮੁਠੇ॥ਅਜਰਾਈਲਿਫੜੇਫੜਿਕੁਠੇ॥ਦੋਜਕਿਪਾਏਸਿਰਜਣਹਾਰੈਲੇਖਾਮੰਗੈਬਾਣੀ
ਆ॥੨॥ਸੰਗਿਨਕੋਈਭਈਆਬੇਬਾ॥ਮਾਲੁਜੋਬਨੁਧਨੁਛੋਡਿਵਞੇਸਾ॥ਕਰਣਕ
ਰੀਮਨਜਾਤੋਕਰਤਾਤਿਲਪੀੜੇਜਿਉਘਾਣੀਆ॥੩॥ਖੁਸਿਖੁਸਿਲੈਦਾਵਸਤੁਪਰਾ
ਈ॥ਵੇਖੈਸੁਣੇਤੇਰੈਨਾਲਿਖੁਦਾਈ॥ਦੁਨੀਆਲਬਿਪਇਆਖਾਤਅੰਦਰਿ
ਅਗਲੀਗਲਨਜਾਣੀਆ॥੪॥ਜੰਮਿਜੰਮਿਮਰੈਮਰੈਫਿਰਿਜੰਮੈ॥ਬਹੁਤੁਸਜ

ਇਪਣਿਆਦੇਸਿਬੀਮੇ॥ਜਿਨਿਕੀਤਾ॥ਤਿਸੈਨਜਾਣੀਅੰਧਾ॥ਤਾਦੁਖੁਸਹੈਪਰਾਣੀਆ
॥੫॥ਖਾਲਕਥਾਵਹੁਭੁਲਾਮੁਠਾ॥ਦੁਨੀਆਖੇਲੁਬੁਰਾਰੁਠਤੁਠਾ॥ਸਿਦਕੁਸਬੂਰੀ
ਤੁਨੀਮਾਲਿਓਵਤੈਆਪਣਭਾਣੀਆ॥੬॥ਅਉਲਾਖੇਲਕਰੇਸਭਿਆਪੇ॥ਇਕਿ
ਕਢੈਇਕਿਲਹਰਿਵਿਆਪੇ॥ਜਿਉਨਚਾਏਤਿਉਤਿਉਨਚਨਿਸਿਰਿਸਿਰਿਕਿਰ
ਤਿਵਿਹਾਣੀਆ॥੭॥ਮਿਹਰਕਰੇਤਾਖਸਮੁਧਿਆਈ॥ਸੰਤਾਸੰਗਤਿਨਰਕਿਨਪਾਈ
ਅੰਮ੍ਰਿਤਨਾਮੁਦਾਨੁਨਾਨਕਕਉਗੁਣਗੀਤਾ॥ਨਿਤਵਖਾਣੀਆ॥੮॥੨॥੮॥੧੪॥
॥

ਮਾਰੂਸੋਲਹੇਮਹਲਾ੧ ੧ੴਸਤਿਗੁਰਪ੍ਰਸਾਦਿ॥

ਸਾਚਾਸਚੁਸੋਈਅਵਰੁਨਕੋਈ॥ਜਿਨਿਸਿਰਜੀਤਿਨਹੀਫੁਨਿਗੋਈ॥ਜਿਉਭਾਵੈ
ਤਿਉਰਾਖਹੁਰਹਣਾਤੁਮਸਿਉਕਿਆਮੁਕਰਾਈਹੇ॥੧॥ਆਪਿਉਪਾਏਆਪਿਖਪਾ
ਏ॥ਆਪੇਸਿਰਿਸਿਰਿਧੰਧੈਲਾਏ॥ਆਪੇਵੀਚਾਰੀਗੁਣਕਾਰੀਆਪੇਮਾਰਗਿਲਾਈ
ਹੇ॥੨॥ਆਪੇਦਾਨਾਆਪੇਬੀਨਾ॥ਆਪੇਆਪੁਉਪਾਇਪਤੀਨਾ॥ਆਪੇਪਉਣੁਪਾ
ਣੀਬੈਸੰਤਰੁਆਪੇਮੇਲਿਮਿਲਾਈਹੇ॥੩॥ਆਪੇਸਸਿਸੂਰਾਪੂਰੋਪੂਰਾ॥ਆਪੇਗਿ
ਆਨਿਧਿਆਨਿਗੁਰੁਸੂਰਾ॥ਕਾਲੁਜਾਲੁਜਮੁਜੋਹਿਨਸਾਕੈਸਾਚੇਸਿਉਲਿਵਲਾਈ
ਹੇ॥੪॥ਆਪੇਪੁਰਖੁਆਪੇਹੀਨਾਰੀ॥ਆਪੇਪਾਸਾਆਪੇਸਾਰੀ॥ਆਪੇਪਿੜਬਧੀ
ਜਗੁਖੇਲੈਆਪੇਕੀਮਤਿਪਾਈਹੇ॥੫॥ਆਪੇਭਵਰੁਫੁਲੁਫਲੁਤਰਵਰੁ॥ਆਪੇ
ਜਲੁਥਲੁਸਾਗਰੁਸਰਵਰੁ॥ਆਪੇਮਛੁਕਛੁਕਰਣੀਕਰੁਤੇਰਾਰੂਪੁਨਲਖਣਾਜਾਈ
ਹੇ॥੬॥ਆਪੇਦਿਨਸੁਆਪੇਹੀਰੈਣੀ॥ਆਪਿਪਤੀਜੈਗੁਰਕੀਬੈਣੀ॥ਆਦਿਜੁਗਾ
ਦਿਅਨਾਹਦਿਅਨਦਿਨੁਘਟਿਘਟਿਸਬਦੁਰਜਾਈਹੇ॥੭॥ਆਪੇਰਤਨੁਅਨੂਪੁਅ
ਮੋਲੋ॥ਆਪੇਪਰਖੇਪੂਰਾਤੋਲੋ॥ਆਪੇਕਿਸਹੀਕਸਿਬਖਸੇਆਪੇਦੇਲੈਭਾਈ
॥੮॥ਆਪੇਧਨਖੁਆਪੇਸਰਬਾਣਾ॥ਆਪੇਸੁਘੜੁਸਰੂਪੁਸਿਆਣਾ॥ਕਹਤਾਬਕ
ਸੁਣਤਾਸੋਈਆਪੇਬਣਤਬਣਾਈਹੇ॥੯॥ਪਉਣੁਗੁਰੂਪਾਣੀਪਿਤਜਾਤਾ॥ਉਦਰਸੰ
ਜੋਗੀਧਰਤੀਮਾਤਾ॥ਰੈਣਿਦਿਨਸੁਦੁਇਦਾਈਦਾਇਆਜਗੁਖੇਲੈਖੇਲਾਈਹੇ॥

ਆਪੇਮਛੁਲੀਆਪੇਜਾਲਾ॥ਆਪੇਗਊਆਪੇਰਖਵਾਲਾ॥ਸਰਬਜੀਆਜਗਿਜੋ
ਤਿਤੁਮਾਰਗਿਜੈਸੀਪ੍ਰਭਿਫੁਰਮਾਈਹੇ॥੧੧॥ਆਪੇਜੋਗੀਆਪੇਭੋਗੀ॥ਆਪੇਰਸੀਆਪ
ਰਮਸੰਜੋਗੀ॥ਆਪੇਵੇਬਾਣੀਨਿਰੰਕਾਰੀਨਿਰਭਉਤਾੜੀਲਾਈਹੇ॥੧੨॥ਖਾਣੀਬਾ
ਣੀਤੁਝਹਿਸਮਾਣੀ॥ਜੋਦੀਸੈਸਭਆਵਣਜਾਣੀ॥ਸੇਈਸਾਹਸਚੇਵਾਪਾਰੀਸਤਿ
ਗੁਰਿਬੂਝਬੁਝਾਈਹੇ॥੧੩॥ਸਬਦੁਬੁਝਾਏਸਤਿਗੁਰੁਪੂਰਾ॥ਸਰਬਕਲਾਸਾਚੇਭ
ਰਪੂਰਾ॥ਅਫਿਰਿਓਵੇਪਰਵਾਹੁਸਦਾਤੂਨਾਤਿਸੁਤਿਲੁਨਤਮਾਈਹੇ॥੧੪॥ਕਾਲੁਬਿ
ਕਾਲੁਭਏਦੇਵਾਨੇ॥ਸਬਦੁਸਹਜਰਸੁਅੰਤਰਿਮਾਨੇ॥ਆਪੇਮੁਕਤਿਤ੍ਰਿਪਤਿਵਰਦ
ਾਤਾਭਗਤਿਭਾਇਮਨਿਭਾਈਹੇ॥੧੫॥ਆਪਿਨਿਰਾਲਮੁਗੁਰਗਮਗਿਆਨਾ॥ਜੋਦੀ
ਸੈਤੁਝਮਾਹਿਸਮਾਨਾ॥ਨਾਨਕੁਨੀਚੁਭਿਖਿਆਦਰਿਜਾਚੈਮੈਦੀਜੈਨਾਮੁਵਡਾਈਹੇ॥
੧੬॥੧॥ਮਾਰੂਮਹਲਾ੧ ॥ਆਪੇਧਰਤੀਧਉਲੁਅਕਾਸੰ॥ਆਪੇਸਾਚੇ
ਗੁਣਪਰਗਾਸੰ॥ਜਤੀਸਤੀਸੰਤੋਖੀਆਪੇਆਪੇਕਾਰਕਮਾਈਹੇ॥੧॥ਜਿਸੁਕਰ
ਣਾਸੋਕਰਿਕਰਿਵੇਖੈ॥ਕੋਇਨਮੇਟੈਸਾਚੇਲੇਖੈ॥ਆਪੇਕਰੇਕਰਾਏਆਪੇਆਪੇਦੇ
ਵਡਿਆਈਹੇ॥੨॥ਪੰਚਚੋਰਚੰਚਲਿਚਿਤੁਚਾਲਹਿ॥ਪਰਘਰਜੋਹਹਿਘਰੁਨਹੀ
ਭਾਲਹਿ॥ਕਾਇਆਨਗਰੁਢਹੈਢਹਿਢੇਰੀਬਿਨੁਸਬਦੈਪਤਿਜਾਈਹੇ॥੩॥ਗੁਰਤੇਬੂ
ਝੈਤ੍ਰਿਭਵਣੁਸੂਝੈ॥ਮਨਸਾਮਾਰਿਮਨੈਸਿਉਲੂਝੈ॥ਜੋਤੁਧੁਸੇਵਹਿਸੇਤੁਧਹੀਜੇਹੇਨਿ
ਰਭਉਬਾਲਸਖਾਈਹੇ॥੪॥ਆਪੇਸੁਰਗੁਮਛੁਪਇਆਲਾ॥ਆਪੇਜੋਤਿਸਰੂਪੀ
ਬਾਲਾ॥ਜਟਾਬਿਕਟਬਿਕਰਾਲਸਰੂਪੀਰੂਪੁਨਰੇਖਿਆਕਾਈਹੇ॥੫॥ਬੇਦਕਤੇਬੀ
ਭੇਦੁਨਜਾਤਾ॥ਨਾਤਿਸੁਮਾਤਪਿਤਾਸੁਤਭ੍ਰਾਤਾ॥ਸਗਲੇਸੈਲਉਪਾਇਸਮਾਏਅਲ
ਖੁਨਲਖਣਾਜਾਈਹੇ॥੬॥ਕਰਿਕਰਿਥਾਕੀਮੀਤਘਨੇਰੇ॥ਕੋਇਨਕਾਟੈਅਵਗੁਣਮੇ
ਰੇ॥ਸੁਰਿਨਰਨਾਥੁਸਾਹਿਬੁਸਭਨਾਸਿਰਿਭਾਇਮਿਲੈਭਉਜਾਈਹੇ॥੭॥ਭੂਲੇਚੂਕੇ
ਮਾਰਗਿਪਾਵਹਿ॥ਆਪਿਭੁਲਾਇਤੂਹੈਸਮਝਾਵਹਿ॥ਬਿਨੁਨਾਵੈਮੈਅਵਰੁਨਦੀਸੈ
ਨਾਵਹੁਗਤਿਮਿਤਿਪਾਈਹੇ॥੮॥ਗੰਗਾਜਮੁਨਕੇਲਕੇਦਾਰਾ॥ਕਾਸੀਕਾਂਤੀਪੁਰੀਦੁ
ਆਰਾ॥ਗੰਗਾਸਾਗਰੁਬੇਣੀਸੰਗਮੁਅਠਸਠਿਅੰਕਿਸਮਾਈਹੇ॥੯॥ਆਪੇਸਿ

ਧਸਾਧਿਕੁਵੀਚਾਰੀ॥ਆਪੇਰਾਜਨੁਪੰਚਾਕਾਰੀ॥ਤਖਤਿਬਹੈਅਦਲੀਪ੍ਰਭੁਆਪੇਭਰ
ਮੁਭੇਦੁਭਉਜਾਈਹੇ॥੧੦॥ਆਪੇਕਾਜੀਆਪੇਮੁਲਾ॥ਆਪਿਅਭੁਲੁਨਕਬਹੂਭੁਲਾ
॥ਆਪੇਮਿਹਰਦਇਆਪਤਿਦਾਤਾਨਾਕਿਸੈਕੋਬੈਰਾਈਹੇ॥੧੧॥ਜਿਸੁਬਖਸੇਤਿਸੁਦੇ
ਵਡਿਆਈ॥ਸਭਸੈਦਾਤਾਤਿਲੁਨਤਮਾਈ॥ਭਰਪੁਰਿਧਾਰਿਰਹਿਆਨਿਹਕੇਵਲੁਗੁ
ਪਤੁਪ੍ਰਗਟੁਸਭਠਾਈਹੇ॥੧੨॥ਕਿਆਸਾਲਾਹੀਅਗਮਅਪਾਰੈ॥ਸਾਚੇਸਿਰਜਣਹਾ
ਰਮੁਰਾਰੈ॥ਜਿਸਨੋਨਦਰਿਕਰੇਤਿਸੁਮੇਲੇਮੇਲਿਮਿਲੈਮੇਲਾਈਹੇ॥੧੩॥ਬ੍ਰਹਮਾਬਿ
ਸਨੁਮਹੇਸੁਦੁਆਰੈ॥ਊਭੇਸੇਵਹਿਅਲਖਅਪਾਰੈ॥ਹੋਰਕੇਤੀਦਰਿਦੀਸੈਬਿਲਲਾਦੀ
ਮੈਗਣਤਨਆਵੈਕਾਈਹੇ॥੧੪॥ਸਾਚੀਕੀਰਤਿਸਾਚੀਬਾਣੀ॥ਹੋਰਨਦੀਸੈਬੇਦਪੁ
ਰਾਣੀ॥ਪੂੰਜੀਸਾਚੁਸਚੇਗੁਣਗਾਵਾਮੈਧਰਹੋਰਨਕਾਈਹੇ॥੧੫॥ਜੁਗੁਜੁਗੁਸਾਚਾਹੈਭੀ
ਹੋਸੀ॥ਕਉਣੁਨਮੂਆਕਉਣੁਨਮਰਸੀ॥ਨਾਨਕੁਨੀਚੁਕਹੈਬੇਨੰਤੀਦਰਿਦੇਖਹੁਲਿਵ
ਲਾਈਹੇ॥੧੬॥੨॥ਮਾਰੂਮਹਲਾ੧ ॥ਦੂਜੀਦੁਰਮਤਿਅੰਨੀਬੋਲੀ॥ਕਾਮਕ੍ਰੋ
ਧਕੀਕਚੀਚੋਲੀ॥ਘਰਿਵਰੁਸਹਜੁਨਜਾਣੈਛੋਹਰਿਬਿਨੁਪਿਰਨੀਦਨਪਾਈਹੇ॥੧॥
ਅੰਤਰਿਅਗਨਿਜਲੈਭੜਕਾਰੇ॥ਮਨਮੁਖੁਤਕੇਕੁੰਡਾਚਾਰੇ॥ਬਿਨੁਸਤਿਗੁਰਸੇਵੇਕਿ
ਉਸੁਖੁਪਾਈਐਸਾਚੇਹਾਥਿਵਡਾਈਹੇ॥੨॥ਕਾਮੁਕ੍ਰੋਧੁਅਹੰਕਾਰੁਨਿਵਾਰੇ॥ਤਸਕ
ਰਪੰਚਸਬਦਿਸੰਘਾਰੇ॥ਗਿਆਨਖੜਗੁਲੈਮਨਸਿਉਲੂਝੈਮਨਸਾਮਨਹਿਸਮਾਈ
॥੩॥ਮਾਕੀਰਕਤੁਪਿਤਾਬਿਦੁਧਾਰਾ॥ਮੂਰਤਿਸੂਰਤਿਕਰਿਆਪਾਰਾ॥ਜੋਤਿਦਾਤਿਜੇ
ਤੀਸਭਤੇਰੀਤੂਕਰਤਾਸਭਠਾਈਹੇ॥੪॥ਤੁਝਹੀਕੀਆਜੰਮਣਮਰਣਾ॥ਗੁਰਤੇਸਮ
ਝਪੜੀਕਿਆਡਰਣਾ॥ਤੂਦਇਆਲੁਦਇਆਕਰਿਦੇਖਹਿਦੁਖੁਦਰਦੁਸਰੀਰਹੁਜਾਈ
ਹੇ॥੫॥ਨਿਜਘਰਿਬੈਸਿਰਹੇਭਉਖਾਇਆ॥ਧਾਵਤਰਾਖੇਠਾਕਿਰਹਾਇਆ॥ਕਮਲ
ਬਿਗਾਸਹਰੇਸਰਸੁਭਰਆਤਮਰਾਮੁਸਖਾਈਹੇ॥੬॥ਮਰਣੁਲਿਖਾਇਮੰਡਲਮਹਿਆ
ਏ॥ਕਿਉਰਹੀਐਚਲਣਾਪਰਥਾਏ॥ਸਚਾਅਮਰੁਸਚੇਅਮਰਾਪੁਰਿਸੋਸਚੁਮਿਲੈ
ਵਡਾਈਹੇ॥੭॥ਆਪਿਉਪਾਇਆਜਗਤੁਸਬਾਇਆ॥ਜਿਨਿਸਿਰਿਆਤਿਨਿਧੰ
ਧੈਲਾਇਆ॥ਸਚੈਊਪਰਿਅਵਰਨਦੀਸੈਸਾਚੇਕੀਮਤਿਪਾਈਹੇ॥੮॥ਐਥੈਗੋਇ

ਲੜਾਦਿਨਚਾਰੇ॥ਖੇਲੁਤਮਾਸਾਧੁੰਧੂਕਾਰੇ॥ਬਾਜੀਖੇਲਿਗਏਬਾਜੀਗਰਿਜਿਉਨਿਸਿ ੫੨੪
ਸੁਪਨੈਭਖਲਾਈਹੇ॥੯॥ਤਿਨਕਉਤਖਤਿਮਿਲੀਵਡਿਆਈ॥ਨਿਰਭਉਮਨਿਵਸਿ
ਆਲਿਵਲਾਈ॥ਖੰਡੀਬ੍ਰਹਮੰਡੀਪਾਤਾਲੀਪੁਰੀਈਤ੍ਰਿਭਵਣਤਾੜੀਲਾਈਹੇ॥੧੦॥
ਸਾਚੀਨਗਰੀਤਖਤੁਸਚਾਵਾ॥ਗੁਰਮੁਖਿਸਾਚੁਮਿਲੈਸੁਖੁਪਾਵਾ॥ਸਾਚੇਸਾਚੈਤਖਤਿ
ਵਡਾਈਹਉਮੈਗਣਤਗਵਾਈਹੇ॥੧੧॥ਗਣਤਗਣੀਐਸਹਸਾਜੀਐ॥ਕਿਉਸੁਖੁ
ਪਾਵੈਦੂਐਤੀਐ॥ਨਿਰਮਲੁਏਕੁਨਿਰੰਜਨੁਦਾਤਾਗੁਰਪੂਰੇਤੇਪਤਿਪਾਈਹੇ॥੧੨॥ਜੁ
ਗਿਜੁਗਿਵਿਰਲੀਗੁਰਮੁਖਿਜਾਤਾ॥ਸਾਚਾਰਵਿਰਹਿਆਮਨੁਰਾਤਾ॥ਤਿਸਕੀਓਟਗ
ਹੀਸੁਖੁਪਾਇਆਮਨਿਤਨਿਮੈਲੁਨਕਾਈਹੇ॥੧੩॥ਜੀਭਰਸਾਇਣਿਸਾਚੈਰਾਤੀ॥ਹ
ਰਿਪ੍ਰਭੁਸੰਗੀਭਉਨਭਰਾਤੀ॥ਸ੍ਰਵਣਸ੍ਰੋਤਰਜੇਗੁਰਬਾਣੀਜੋਤੀਜੋਤਿਮਿਲਾਈਹੇ॥੧੪॥
ਰਖਿਰਖਿਪੈਰਧਰੇਪਉਧਰਣਾ॥ਜਤਕਤਦੇਖਉਤੇਰੀਸਰਣਾ॥ਦੁਖੁਸੁਖੁਦੇਹਿਤੂਹੈ
ਮਨਿਭਾਵਹਿਤੁਝਹੀਸਿਉਬਣਿਆਈਹੇ॥੧੫॥ਅੰਤਕਾਲਿਕੋਬੇਲੀਨਾਹੀ॥ਗੁਰਮੁ
ਖਿਜਾਤਾਤੁਧੁਸਾਲਾਹੀ॥ਨਾਨਕਨਾਮਿਰਤੇਬੈਰਾਗੀਨਿਜਘਰਿਤਾੜੀਲਾਈਹੇ॥੧੬॥
੩॥ਮਾਰੂਮਹਲਾ੧ ॥ਆਦਿਜੁਗਾਦੀਅਪਰਅਪਾਰੇ॥ਆਦਿਨਿਰੰਜਨਖਸ
ਮਹਮਾਰੇ॥ਸਾਚੇਜੋਗਜੁਗਤਿਵੀਚਾਰੀਸਾਚੇਤਾੜੀਲਾਈਹੇ॥੧॥ਕੇਤੜਿਆਜੁਗ
ਧੁੰਧੂਕਾਰੈ॥ਤਾੜੀਲਾਈਸਿਰਜਣਹਾਰੈ॥ਸਚੁਨਾਮੁਸਚੀਵਡਿਆਈਸਾਚੈਤਖਤਿਵ
ਡਾਈਹੇ॥੨॥ਸਤਿਜੁਗਿਸਤਸੰਤੋਖੁਸਰੀਰਾ॥ਸਤਿਸਤਿਵਰਤੈਗਹਿਰਗੰਭੀਰਾ॥ਸਚਾ
ਸਾਹਿਬੁਸਚੁਪਰਖੈਸਾਚੈਹੁਕਮਿਚਲਾਈਹੇ॥੩॥ਸਤਸੰਤੋਖੀਸਤਿਗੁਰੁਪੂਰਾ॥ਗੁਰ
ਕਾਸਬਦੁਮਨੇਸੋਸੂਰਾ॥ਸਾਚੀਦਰਗਹਿਸਾਚੁਨਿਵਾਸਾਮਾਨੈਹੁਕਮੁਰਜਾਈਹੇ॥੪॥ਸ
ਤਜੁਗਿਸਾਚੁਕਹੈਸਭੁਕੋਈ॥ਸਚਿਵਰਤੈਸਾਚਾਸੋਈ॥ਮਨਿਮੁਖਿਸਾਚੁਭਰਮਭਉਭੰਜ
ਨੁਗੁਰਮੁਖਿਸਾਚੁਸਖਾਈਹੇ॥੫॥ਤ੍ਰੇਤੈਧਰਮਕਲਾਇਕਚੂਕੀ॥ਤੀਨਿਚਰਣਇਕਦੁਬਿ
ਧਾਸੂਕੀ॥ਗੁਰਮੁਖਿਹੋਵੈਸੁਸਾਚੁਵਖਾਣੈਮਨਮੁਖਿਪਚੈਅਵਾਈਹੇ॥੬॥ਮਨਮੁਖਿਕਦੇ
ਨਦਰਗਹਸੀਝੈ॥ਬਿਨੁਸਬਦੈਕਿਉਅੰਤਰੁਰੀਝੈ॥ਬਾਧੇਆਵਹਿਬਾਧੇਜਾਵਹਿਸੋਝੀ
ਬੂਝਨਕਾਈਹੇ॥੭॥ਦਇਆਦੁਆਪੁਰਿਅਧੀਹੋਈ॥ਗੁਰਮੁਖਿਵਿਰਲਾਚੀਨੈਕੋਈ

ਮਦੁਇਪਗਧਮੁਧਰੇਧਰਣੀਧਰਗੁਰਮੁਖਿਸਾਚੁਤਿਥਾਈਹੇ॥੮॥ਰਾਜੇਧਰਮੁਕਰਹਿ
ਪਰਥਾਏ॥ਆਸਾਬੰਧੇਦਾਨੁਕਰਾਏ॥ਰਾਮਨਾਮਬਿਨੁਮੁਕਤਿਨਹੋਈਥਾਕੇਕਰਮਕਮਾ
ਈਹੇ॥੯॥ਕਰਮਧਰਮਕਰਿਮੁਕਤਿਮੰਗਾਹੀ॥ਮੁਕਤਿਪਦਾਰਥੁਸਬਦਿਸਲਾਹੀ
॥ਬਿਨੁਗੁਰਸਬਦੈਮੁਕਤਿਨਹੋਈਪਰਪੰਚੁਕਰਿਭਰਮਾਈਹੇ॥੧੦॥ਮਾਇਆਮਮਤਾ
ਛੋਡੀਨਜਾਈ॥ਸੇਛੂਟੇਸਚੁਕਾਰਕਮਾਈ॥ਅਹਿਨਿਸਿਭਗਤਿਰਤੇਵੀਚਾਰੀਠਾਕੁ
ਰਸਿਉਬਣਿਆਈਹੇ॥੧੧॥ਇਕਿਜਪਤਪਕਰਿਕਰਿਤੀਰਥਨਾਵਹਿ॥ਜਿਉਤੁਧੁ
ਭਾਵੈਤਿਵੈਚਲਾਵਹਿ॥ਹਠਿਨਿਗ੍ਰਹਿਅਪਤੀਜੁਨਭੀਜੈਬਿਨੁਹਰਿਗੁਰਕਿਨਿਪ
ਤਿਪਾਈਹੇ॥੧੨॥ਕਲੀਕਾਲਮਹਿਇਕਕਲਰਾਖੀ॥ਬਿਨੁਗੁਰਪੂਰੇਕਿਨੈਨਭਾਖੀ
॥ਮਨਮੁਖਿਕੂੜੁਵਰਤੈਵਰਤਾਰਾਬਿਨੁਸਤਿਗੁਰਭਰਮੁਨਜਾਈਹੇ॥੧੩॥ਸਤਿਗੁਰੁਵੇ
ਪਰਵਾਹੁਸਿਰੰਦਾ॥ਨਾਜਮਕਾਣਿਨਛੰਦਾਬੰਦਾ॥ਜੋਤਿਸੁਸੇਵੇਸੋਅਬਿਨਾਸੀਨਾਤਿ
ਸੁਕਾਲੁਸੰਤਾਈਹੇ॥੧੪॥ਗੁਰਮਹਿਆਪੁਰਖਿਆਕਰਤਾਰੇ॥ਗੁਰਮੁਖਿਕੋਟਿਅਸੰ
ਖਉਧਾਰੇ॥ਸਰਬਜੀਆਜਗਜੀਵਨੁਦਾਤਾਨਿਰਭਉਮੈਲੁਨਕਾਈਹੇ॥੧੫॥ਸਗ
ਲੇਜਾਚਹਿਗੁਰਭੰਡਾਰੀ॥ਆਪਿਨਿਰੰਜਨੁਅਲਖਅਪਾਰੀ॥ਨਾਨਕੁਸਾਚੁਕਹੈਪ੍ਰ
ਭਜਾਚੈਮੈਦੀਜੈਸਾਚੁਰਜਾਈਹੇ॥੧੬॥੪॥ਮਾਰੂਮਹਲਾ੧ ॥ਸਾਚੈਮੇਲੇ
ਸਬਦਿਮਿਲਾਏ॥ਜਾਤਿਸੁਭਾਣਾਸਹਜਿਸਮਾਏ॥ਤ੍ਰਿਭਵਣਜੋਤਿਧਰੀਪਰਮੇਸਰਿ
ਅਵਰੁਨਦੂਜਾਭਾਈਹੇ॥੧॥ਜਿਸਕੇਚਾਕਰਤਿਸਕੀਸੇਵਾ॥ਸਬਦਿਪਤੀਜੈਅਲ
ਖਅਭੇਵਾ॥ਭਗਤਾਕਾਗੁਣਕਾਰੀਕਰਤਾਬਖਸਿਲਏਵਡਿਆਈਹੇ॥੨॥ਦੇਦੇਤੋ
ਟਿਨਆਵੈਸਾਚੇ॥ਲੈਲੈਮੁਕਰਿਪਉਦੇਕਾਚੇ॥ਮੂਲੁਨਬੂਝਹਿਸਾਚਿਨਰੀਝਹਿਦੂ
ਜੈਭਰਮਿਭੁਲਾਈਹੇ॥੩॥ਗੁਰਮੁਖਿਜਾਗਿਰਹੇਦਿਨਰਾਤੀ॥ਸਾਚੇਕੀਲਿਵਗੁਰ
ਮਤਿਜਾਤੀ॥ਮਨਮੁਖਿਸੋਇਰਹੇਸੇਲੂਟੇਗੁਰਮੁਖਿਸਾਬਤੁਭਾਈਹੇ॥੪॥ਕੂੜੇਆ
ਵੈਕੂੜੇਜਾਵੈ॥ਕੂੜੇਰਾਤੀਕੂੜੁਕਮਾਵੈ॥ਸਬਦਿਮਿਲੇਸੇਦਰਗਹਪੈਧੇਗੁਰਮੁਖਿਸੁਰ
ਤਿਸਮਾਈਹੇ॥੫॥ਕੂੜਿਮੁਠੀਠਗੀਠਗਵਾੜੀ॥ਜਿਉਵਾੜੀਓਜਾੜਿਉਜਾੜੀ
ਨਾਮਬਿਨਾਕਿਛੁਸਾਦਿਨਲਾਗੈਹਰਿਬਿਸਰਿਐਦੁਖੁਪਾਈਹੇ॥੬॥ਭੋਜਨੁਸਾਚੁ

ਮਿਲੈਆਘਾਈ॥ਨਾਮਰਤਨੁਸਾਚੀਵਡਿਆਈ॥ਚੀਨੈਆਪੁਪਛਾਣੈਸੋਈਜੋ
ਤੀਜੋਤਿਮਿਲਾਈਹੇ॥੭॥ਨਾਵਹੁਭੁਲੀਚੋਟਾਖਾਏ॥ਬਹੁਤੁਸਿਆਣਪਭਰਮੁਨਜ
ਾਏ॥ਪਚਿਪਚਿਮੁਏਅਚੇਤਨਾਚੇਤਹਿਅਜਗਰਿਭਾਰਿਲਦਾਈਹੇ॥੮॥ਬਿਨੁਬਾਦ
ਬਿਰੋਧਹਿਕੋਈਨਾਹੀ॥ਮੈਦੇਖਾਲਿਹੁਤਿਸੁਸਾਲਾਹੀ॥ਮਨੁਤਨੁਅਰਪਿਮਿਲੈਜਗ
ਜੀਵਨੁਹਰਿਸਿਉਬਣਤਬਣਾਈਹੇ॥੯॥ਪ੍ਰਭਕੀਗਤਿਮਿਤਿਕੋਇਨਪਾਵੈ॥ਜੇਕੋ
ਵਡਾਕਹਾਇਵਡਾਈਖਾਵੈ॥ਸਾਚੇਸਾਹਿਬਤੋਟਿਨਦਾਤੀਸਗਲੀਤਿਨਹਿਉਪਾਈਹੇ
॥੧੦॥ਵਡੀਵਡਿਆਈਵੇਪਰਵਾਹੇ॥ਆਪਿਉਪਾਏਦਾਨੁਸਮਾਹੇ॥ਆਪਿਦਇਆ
ਲੁਦੂਰਿਨਹੀਦਾਤਾਮਿਲਿਆਸਹਜਿਰਜਾਈਹੇ॥੧੧॥ਇਕਿਸੋਗੀਇਕਿਰੋਗਿਵਿ
ਆਪੇ॥ਜੋਕਿਛੁਕਰੇਸੁਆਪੇਆਪੇ॥ਭਗਤਿਭਾਉਗੁਰਕੀਮਤਿਪੂਰੀਅਨਹਦਿਸ
ਬਦਿਲਖਾਈਹੇ॥੧੨॥ਇਕਿਨਾਗੇਭੂਖੇਭਵਹਿਭਵਾਏ॥ਇਕਿਹਠੁਕਰਿਮਰਹਿ
ਨਕੀਮਤਿਪਾਏ॥ਗਤਿਅਵਗਤਕੀਸਾਰਨਜਾਣੈਬੂਝੈਸਬਦੁਕਮਾਈਹੇ॥੧੩॥
ਇਕਿਤੀਰਥਿਨਾਵਹਿਅੰਨੁਨਖਾਵਹਿ॥ਇਕਿਅਗਨਿਜਲਾਵਹਿਦੇਹਖਪਾਵਹਿ॥
ਰਾਮਨਾਮਬਿਨੁਮੁਕਤਿਨਹੋਈਕਿਤੁਬਿਧਿਪਾਰਿਲੰਘਾਈਹੇ॥੧੪॥ਗੁਰਮਤਿਛੋਡਹਿ
ਉਝੜਿਜਾਈ॥ਮਨਮੁਖਿਰਾਮੁਨਜਪੈਅਵਾਈ॥ਪਚਿਪਚਿਬੂਡਹਿਕੂੜੁਕਮਾਵਹਿ
ਕੂੜਿਕਾਲੁਬੈਰਾਈਹੇ॥੧੫॥ਹੁਕਮੇਆਵੈਹੁਕਮੇਜਾਵੈ॥ਬੂਝੈਹੁਕਮੁਸੋਸਾਚਿਸਮਾ
ਵੈ॥ਨਾਨਕਸਾਚੁਮਿਲੈਮਨਿਭਾਵੈਗੁਰਮੁਖਿਕਾਰਕਮਾਈਹੇ॥੧੬॥੫॥ਮਾਰੂਮਹਲ
ਾ੧ ॥ਆਪੇਕਰਤਾਪੁਰਖੁਬਿਧਾਤਾ॥ਜਿਨਿਆਪੇਆਪਿਉਪਾਇਪਛਾਤਾ॥
ਆਪੇਸਤਿਗੁਰੁਆਪੇਸੇਵਕੁਆਪੇਸ੍ਰਿਸਟਿਉਪਾਈਹੇ॥੧॥ਆਪੇਨੇੜੈਨਾਹੀਦੂਰੇ॥ਬੂ
ਝਹਿਗੁਰਮੁਖਿਸੇਜਨਪੂਰੇ॥ਤਿਨਕੀਸੰਗਤਿਅਹਿਨਿਸਿਲਾਹਾਗੁਰਸੰਗਤਿਏਹਵ
ਡਾਈਹੇ॥੨॥ਜੁਗਿਜੁਗਿਸੰਤਭਲੇਪ੍ਰਭਤੇਰੇ॥ਹਰਿਗੁਣਗਾਵਹਿਰਸਨਰਸੇਰੇ॥ਉ
ਸਤਤਿਕਰਹਿਪਰਹਰਿਦੁਖੁਦਾਲਦੁਜਿਨਨਾਹੀਚਿੰਤਪਰਾਈਹੇ॥੩॥ਓਇਜਾਗ
ਤਰਹਹਿਨਸੂਤੇਦੀਸਹਿ॥ਸੰਗਤਿਕੁਲਤਾਰੇਸਾਚੁਪਰੀਸਹਿ॥ਕਲਿਮਲਮੈਲੁਨਾਹੀ
ਤੇਨਿਰਮਲਓਇਰਹਹਿਭਗਤਿਲਿਵਲਾਈਹੇ॥੪॥ਬੂਝਹੁਹਰਿਜਨਸਤਿਗੁਰਬਾਣੀ

॥ ਏਹੁ ਜੋਬਨੁ ਸਾਸੁ ਹੈ ਦੇਹ ਪੁਰਾਣੀ ॥ ਆਜੁ ਕਾਲਿ ਮਰਿ ਜਾਈਐ ਪ੍ਰਾਣੀ ਹਰਿ ਜਪੁ ਜਪਿ ਰਿਦੈ
ਧਿਆਈ ਹੇ ॥੧॥ ਛੋਡਹੁ ਪ੍ਰਾਣੀ ਕੂੜ ਕਬਾੜਾ ॥ ਕੂੜੁ ਮਾਰੇ ਕਾਲੁ ਉਛਾਹਾੜਾ ॥ ਸਾਕਤ ਕੂ
ੜਿ ਪਚਹਿ ਮਨਿ ਹਉਮੈ ਦੁਹੁ ਮਾਰਗਿ ਪਚੈ ਪਚਾਈ ਹੇ ॥੨॥ ਛੋਡਿਹੁ ਨਿੰਦਾ ਤਾਤਿ ਪਰਾਈ
॥ ਪੜਿ ਪੜਿ ਦਝਹਿ ਸਾਤਿ ਨ ਆਈ ॥ ਮਿਲਿ ਸਤਸੰਗਤਿ ਨਾਮੁ ਸਲਾਹਹੁ ਆਤਮ ਰਾ
ਮੁ ਸਖਾਈ ਹੇ ॥੩॥ ਛੋਡਹੁ ਕਾਮ ਕ੍ਰੋਧੁ ਬੁਰਿਆਈ ॥ ਹਉਮੈ ਧੰਧੁ ਛੋਡਹੁ ਲੰਪਟਾਈ ॥ ਸਤਿ
ਗੁਰ ਸਰਣਿ ਪਰਹੁ ਤਾ ਉਬਰਹੁ ਇਉ ਤਰੀਐ ਭਵਜਲੁ ਭਾਈ ਹੇ ॥੪॥ ਆਗੈ ਬਿਮਲ ਨ
ਦੀ ਅਗਨਿ ਬਿਖੁ ਝੇਲਾ ॥ ਤਿਥੈ ਅਵਰੁ ਨ ਕੋਈ ਜੀਉ ਇਕੇਲਾ ॥ ਭੜ ਭੜ ਅਗਨਿ ਸਾ
ਗਰੁ ਦੇ ਲਹਰੀ ਪੜਿ ਦਝਹਿ ਮਨਮੁਖ ਤਾਈ ਹੇ ॥੫॥ ਗੁਰ ਪਹਿ ਮੁਕਤਿ ਦਾਨੁ ਦੇ ਭਾ
ਣੈ ॥ ਜਿਨਿ ਪਾਇਆ ਸੋਈ ਬਿਧਿ ਜਾਣੈ ॥ ਜਿਨ ਪਾਇਆ ਤਿਨ ਪੂਛਹੁ ਭਾਈ ਸੁਖੁ ਸਤਿਗੁਰ
ਸੇਵ ਕਮਾਈ ਹੇ ॥੬॥ ਗੁਰ ਬਿਨੁ ਉਰਝਿ ਮਰਹਿ ਬੇਕਾਰਾ ॥ ਜਮੁ ਸਿਰਿ ਮਾਰੇ ਕਰੇ ਖੁਆਰਾ ॥
ਬਾਧੇ ਮੁਕਤਿ ਨਾਹੀ ਨਰ ਨਿੰਦਕ ਡੂਬਹਿ ਨਿੰਦ ਪਰਾਈ ਹੇ ॥੭॥ ਬੋਲਹੁ ਸਾਚੁ ਪਛਾਣਹੁ
ਅੰਦਰਿ ॥ ਦੂਰਿ ਨਾਹੀ ਦੇਖਹੁ ਕਰਿ ਨੰਦਰਿ ॥ ਬਿਘਨੁ ਨਾਹੀ ਗੁਰਮੁਖਿ ਤਰੁ ਤਾਰੀ ਇਉ ਭਵ
ਜਲੁ ਪਾਰਿ ਲੰਘਾਈ ਹੇ ॥੮॥ ਦੇਹੀ ਅੰਦਰਿ ਨਾਮੁ ਨਿਵਾਸੀ ॥ ਆਪੇ ਕਰਤਾ ਹੈ ਅਬਿਨਾ
ਸੀ ॥ ਨਾ ਜੀਉ ਮਰੈ ਨ ਮਾਰਿਆ ਜਾਈ ਕਰਿ ਦੇਖੈ ਸਬਦਿ ਰਜਾਈ ਹੇ ॥੯॥ ਓਹੁ ਨਿਰਮਲੁ
ਹੈ ਨਾਹੀ ਅੰਧਿਆਰਾ ॥ ਓਹੁ ਆਪੇ ਤਖਤਿ ਬਹੈ ਸਚਿਆਰਾ ॥ ਸਾਕਤ ਕੂੜੇ ਬੰਧਿ ਭਵਾਈ
ਅਹਿ ਮਰਿ ਜਨਮਹਿ ਆਈ ਜਾਈ ਹੇ ॥੧੦॥ ਗੁਰ ਕੇ ਸੇਵਕ ਸਤਿਗੁਰ ਪਿਆਰੇ ॥ ਓਇ
ਬੈਸਹਿ ਤਖਤਿ ਸੁ ਸਬਦੁ ਵੀਚਾਰੇ ॥ ਤਤੁ ਲਹਹਿ ਅੰਤਰਗਤਿ ਜਾਣਹਿ ਸਤਸੰਗਤਿ ਸਾ
ਚੁ ਵਡਾਈ ਹੇ ॥੧੧॥ ਆਪਿ ਤਰੈ ਜਨੁ ਪਿਤਰਾ ਤਾਰੇ ॥ ਸੰਗਤਿ ਮੁਕਤਿ ਸੁ ਪਾਰਿ ਉਤਾਰੇ ॥
ਨਾਨਕੁ ਤਿਸ ਕਾ ਲਾਲਾ ਗੋਲਾ ਜਿਨਿ ਗੁਰਮੁਖਿ ਹਰਿ ਲਿਵ ਲਾਈ ਹੇ ॥੧੨॥੬॥ ਮਾਰੂ
ਮਹਲਾ ੧ ॥ ਕੇਤੇ ਜੁਗ ਵਰਤੇ ਗੁਬਾਰੈ ॥ ਤਾੜੀ ਲਾਈ ਅਪਰ ਅਪਾਰੈ ॥ ਧੁੰਧੂ
ਕਾਰਿ ਨਿਰਾਲਮੁ ਬੈਠਾ ਨਾ ਤਦਿ ਧੰਧੁ ਪਸਾਰਾ ਹੇ ॥੧॥ ਜੁਗ ਛਤੀਹ ਤਿਨੈ ਵਰਤਾਏ ॥ ਜਿ
ਉ ਤਿਸੁ ਭਾਣਾ ਤਿਵੈ ਚਲਾਏ ॥ ਤਿਸਹਿ ਸਰੀਕੁ ਨ ਦੀਸੈ ਕੋਈ ਆਪੇ ਅਪਰ ਅਪਾਰਾ
ਹੇ ॥੨॥ ਗੁਪਤੇ ਬੂਝਹੁ ਜੁਗ ਚਤੁਆਰੇ ॥ ਘਟਿ ਘਟਿ ਵਰਤੈ ਉਦਰ ਮਝਾਰੇ ॥ ਜੁਗੁ ਜੁ

ਏਕਾ ਏਕੀ ਵਰਤੈ ਕੋਈ ਬੂਝੈ ਗੁਰ ਵੀਚਾਰਾ ਹੇ ॥੩॥ ਬਿੰਦੁ ਰਕਤੁ ਮਿਲਿ ਪਿੰਡੁ ਸਰੀਆ ॥
ਪਉਣੁ ਪਾਣੀ ਅਗਨੀ ਮਿਲਿ ਜੀਆ ॥ ਆਪੇ ਚੋਜ ਕਰੇ ਰੰਗ ਮਹਲੀ ਹੋਰ ਮਾਇਆ
ਮੋਹ ਪਸਾਰਾ ਹੇ ॥੪॥ ਗਰਭ ਕੁੰਡਲ ਮਹਿ ਉਰਧ ਧਿਆਨੀ ॥ ਆਪੇ ਜਾਣੈ ਅੰਤਰਜਾ
ਮੀ ॥ ਸਾਸਿ ਸਾਸਿ ਸਚੁ ਨਾਮੁ ਸਮਾਲੇ ਅੰਤਰਿ ਉਦਰ ਮਝਾਰਾ ਹੇ ॥੫॥ ਚਾਰਿ ਪਦਾਰਥ
ਲੈ ਜਗਿ ਆਇਆ ॥ ਸਿਵ ਸਕਤੀ ਘਰਿ ਵਾਸਾ ਪਾਇਆ ॥ ਏਕੁ ਵਿਸਾਰੇ ਤਾ ਪਿੜ ਹਾ
ਰੇ ਅੰਧੁਲੈ ਨਾਮੁ ਵਿਸਾਰਾ ਹੇ ॥੬॥ ਬਾਲਕੁ ਮਰੈ ਬਾਲਕ ਕੀ ਲੀਲਾ ॥ ਕਹਿ ਕਹਿ ਰੋ
ਵਹਿ ਬਾਲੁ ਰੰਗੀਲਾ ॥ ਜਿਸ ਕਾ ਸਾ ਸੋ ਤਿਨ ਹੀ ਲੀਆ ਭੂਲਾ ਰੋਵਣਹਾਰਾ ਹੇ ॥੭॥ ਭ
ਰਿ ਜੋਬਨਿ ਮਰਿ ਜਾਹਿ ਕਿ ਕੀਜੈ ॥ ਮੇਰਾ ਮੇਰਾ ਕਰਿ ਰੋਵੀਜੈ ॥ ਮਾਇਆ ਕਾਰਣਿ ਰੋਇ ਵਿ
ਗੂਚਹਿ ਧ੍ਰਿਗੁ ਜੀਵਣੁ ਸੰਸਾਰਾ ਹੇ ॥੮॥ ਕਾਲੀ ਹੂ ਫੁਨਿ ਧਉਲੇ ਆਏ ॥ ਵਿਣੁ ਨਾਵੈ
ਗਥੁ ਗਇਆ ਗਵਾਏ ॥ ਦੁਰਮਤਿ ਅੰਧੁਲਾ ਬਿਨਸਿ ਬਿਨਾਸੈ ਮੂਠੇ ਰੋਇ ਪੂਕਾਰਾ ਹੇ
॥੯॥ ਆਪੁ ਵੀਚਾਰਿ ਨ ਰੋਵੈ ਕੋਈ ॥ ਸਤਿਗੁਰੁ ਮਿਲੈ ਤ ਸੋਝੀ ਹੋਈ ॥ ਬਿਨੁ ਗੁਰ ਬਜਰ ਕ
ਪਾਟ ਨ ਖੂਲਹਿ ਸਬਦਿ ਮਿਲੈ ਨਿਸਤਾਰਾ ਹੇ ॥੧੦॥ ਬਿਰਧਿ ਭਇਆ ਤਨੁ ਛੀਜੈ ਦੇਹੀ
॥ ਰਾਮੁ ਨ ਜਪਈ ਅੰਤਿ ਸਨੇਹੀ ॥ ਨਾਮੁ ਵਿਸਾਰਿ ਚਲੈ ਮੁਹਿ ਕਾਲੈ ਦਰਗਹ ਝੂਠੁ ਖੁ
ਆਰਾ ਹੇ ॥੧੧॥ ਨਾਮੁ ਵਿਸਾਰਿ ਚਲੈ ਕੂੜਿਆਰੋ ॥ ਆਵਤ ਜਾਤ ਪੜੈ ਸਿਰਿ ਛਾਰੋ ॥
ਸਾਹੁਰੜੈ ਘਰਿ ਵਾਸੁ ਨ ਪਾਏ ਪੇਈਅੜੈ ਸਿਰਿ ਮਾਰਾ ਹੇ ॥੧੨॥ ਖਾਜੈ ਪੈਝੈ ਰਲੀ ਕਰੀ
ਜੈ ॥ ਬਿਨੁ ਅਭ ਭਗਤੀ ਬਾਦਿ ਮਰੀਜੈ ॥ ਸਰ ਅਪਸਰ ਕੀ ਸਾਰ ਨ ਜਾਣੈ ਜਮੁ ਮਾਰੇ ਕਿ
ਆ ਚਾਰਾ ਹੇ ॥੧੩॥ ਪਰਵਿਰਤੀ ਨਰਵਿਰਤਿ ਪਛਾਣੈ ॥ ਗੁਰ ਕੈ ਸੰਗਿ ਸਬਦਿ ਘਰੁ
ਜਾਣੈ ॥ ਕਿਸ ਹੀ ਮੰਦਾ ਆਖਿ ਨ ਚਲੈ ਸਚਿ ਖਰਾ ਸਚਿਆਰਾ ਹੇ ॥੧੪॥ ਸਾਚ ਬਿਨਾ
ਦਰਿ ਸਿਝੈ ਨ ਕੋਈ ॥ ਸਾਚ ਸਬਦਿ ਪੈਝੈ ਪਤਿ ਹੋਈ ॥ ਆਪੇ ਬਖਸਿ ਲਏ ਤਿਸੁ ਭਾ
ਵੈ ਹਉਮੈ ਗਰਬੁ ਨਿਵਾਰਾ ਹੇ ॥੧੫॥ ਗੁਰ ਕਿਰਪਾ ਤੇ ਹੁਕਮੁ ਪਛਾਣੈ ॥ ਜੁਗਹ ਜੁਗੰਤਰ
ਕੀ ਬਿਧਿ ਜਾਣੈ ॥ ਨਾਨਕ ਨਾਮੁ ਜਪਹੁ ਤਰੁ ਤਾਰੀ ਸਚੁ ਤਾਰੇ ਤਾਰਣਹਾਰਾ ਹੇ ॥੧੬॥੧
॥੭॥ ਮਾਰੂ ਮਹਲਾ ੧ ॥ ਹਰਿ ਸਾ ਮੀਤੁ ਨਾਹੀ ਮੈ ਕੋਈ ॥ ਜਿਨਿ ਤਨੁ ਮਨੁ ਦੀਆ
ਸੁਰਤਿ ਸਮੋਈ ॥ ਸਰਬ ਜੀਆ ਪ੍ਰਤਿਪਾਲਿ ਸਮਾਲੇ ਸੋ ਅੰਤਰਿ ਦਾਨਾ ਬੀਨਾ ਹੇ ॥

੧॥ ਗੁਰੁ ਸਰਵਰੁ ਹਮ ਹੰਸ ਪਿਆਰੇ ॥ ਸਾਗਰ ਮਹਿ ਰਤਨ ਲਾਲ ਬਹੁ ਸਾਰੇ ॥ ਮੋਤੀ ਮਾਣਕ ਹੀਰਾ ਹਰਿ ਜਸੁ ਗਾਵਤ ਮਨੁ ਤਨੁ ਭੀਨਾ ਹੇ ॥੨॥ ਹਰਿ ਅਗਮ ਅਗਾਹੁ ਅਗਾਧਿ ਨਿਰਾਲਾ ॥ ਹਰਿ ਅੰਤੁ ਨ ਪਾਈਐ ਗੁਰ ਗੋਪਾਲਾ ॥ ਸਤਿਗੁਰ ਮਤਿ ਤਾਰੇ ਤਾਰਣਹਾਰਾ ਮੇਲਿ ਲਏ ਰੰਗਿ ਲੀਨਾ ਹੇ ॥੩॥ ਸਤਿਗੁਰ ਬਾਝਹੁ ਮੁਕਤਿ ਕਿਨੇਹੀ ॥ ਓਹੁ ਆਦਿ ਜੁਗਾਦੀ ਰਾਮ ਸਨੇਹੀ ॥ ਦਰਗਹ ਮੁਕਤਿ ਕਰੇ ਕਰਿ ਕਿਰਪਾ ਬਖਸੇ ਅਵਗੁਣ ਕੀਨਾ ਹੇ ॥੪॥ ਸਤਿਗੁਰੁ ਦਾਤਾ ਮੁਕਤਿ ਕਰਾਏ ॥ ਸਭਿ ਰੋਗ ਗਵਾਏ ਅੰਮ੍ਰਿਤ ਰਸੁ ਪਾਏ ॥ ਜਮੁ ਜਾਗਾਤਿ ਨਾਹੀ ਕਰੁ ਲਾਗੈ ਜਿਸੁ ਅਗਨਿ ਬੁਝੀ ਠਰੁ ਸੀਨਾ ਹੇ ॥੫॥ ਕਾਇਆ ਹੰਸ ਪ੍ਰੀਤਿ ਬਹੁ ਧਾਰੀ ॥ ਓਹੁ ਜੋਗੀ ਪੁਰਖੁ ਓਹ ਸੁੰਦਰਿ ਨਾਰੀ ॥ ਅਹਿਨਿਸਿ ਭੋਗੈ ਚੋਜ ਬਿਨੋਦੀ ਉਠਿ ਚਲਤੈ ਮਤਾ ਨ ਕੀਨਾ ਹੇ ॥੬॥ ਸ੍ਰਿਸਟਿ ਉਪਾਇ ਰਹੇ ਪ੍ਰਭ ਛਾਜੈ ॥ ਪਉਣ ਪਾਣੀ ਬੈਸੰਤਰੁ ਗਾਜੈ ॥ ਮਨੂਆ ਡੋਲੈ ਦੂਤ ਸੰਗਤਿ ਮਿਲਿ ਸੋ ਪਾਏ ਜੋ ਕਿਛੁ ਕੀਨਾ ਹੇ ॥੭॥ ਨਾਮੁ ਵਿਸਾਰਿ ਦੋਖ ਦੁਖ ਸਹੀਐ ॥ ਹੁਕਮੁ ਭਇਆ ਚਲਣਾ ਕਿਉ ਰਹੀਐ ॥ ਨਰਕ ਕੂਪ ਮਹਿ ਗੋਤੇ ਖਾਵੈ ਜਿਉ ਜਲ ਤੇ ਬਾਹਰਿ ਮੀਨਾ ਹੇ ॥੮॥ ਚਉਰਾਸੀਹ ਨਰਕ ਸਾਕਤੁ ਭੋਗਾਈਐ ॥ ਜੈਸਾ ਕੀਚੈ ਤੈਸੋ ਪਾਈਐ ॥ ਸਤਿਗੁਰ ਬਾਝਹੁ ਮੁਕਤਿ ਨ ਹੋਈ ਕਿਰਤਿ ਬਾਧਾ ਗ੍ਰਸਿ ਦੀਨਾ ਹੇ ॥੯॥ ਖੰਡੇ ਧਾਰ ਗਲੀ ਅਤਿ ਭੀੜੀ ॥ ਲੇਖਾ ਲੀਜੈ ਤਿਲ ਜਿਉ ਪੀੜੀ ॥ ਮਾਤ ਪਿਤਾ ਕਲਤ੍ਰ ਸੁਤ ਬੇਲੀ ਨਾਹੀ ਬਿਨੁ ਹਰਿ ਰਸ ਮੁਕਤਿ ਨ ਕੀਨਾ ਹੇ ॥੧੦॥ ਮੀਤ ਸਖੇ ਕੇਤੇ ਜਗ ਮਾਹੀ ॥ ਬਿਨੁ ਗੁਰ ਪਰਮੇਸਰ ਕੋਈ ਨਾਹੀ ॥ ਗੁਰ ਕੀ ਸੇਵਾ ਮੁਕਤਿ ਪਰਾਇਣਿ ਅਨਦਿਨੁ ਕੀਰਤਨੁ ਕੀਨਾ ਹੇ ॥੧੧॥ ਕੂੜੁ ਛੋਡਿ ਸਾਚੇ ਕਉ ਧਾਵਹੁ ॥ ਜੋ ਇਛਹੁ ਸੋਈ ਫਲੁ ਪਾਵਹੁ ॥ ਸਾਚ ਵਖਰ ਕੇ ਵਾਪਾਰੀ ਵਿਰਲੇ ਲੈ ਲਾਹਾ ਸਉਦਾ ਕੀਨਾ ਹੇ ॥੧੨॥ ਹਰਿ ਹਰਿ ਨਾਮੁ ਵਖਰੁ ਲੈ ਚਲਹੁ ॥ ਦਰਸਨੁ ਪਾਵਹੁ ਸਹਜਿ ਮਹਲਹੁ ॥ ਗੁਰਮੁਖਿ ਖੋਜਿ ਲਹਹਿ ਜਨ ਪੂਰੇ ਇਉ ਸਮਦਰਸੀ ਚੀਨਾ ਹੇ ॥੧੩॥ ਪ੍ਰਭ ਬੇਅੰਤ ਗੁਰਮਤਿ ਕੋ ਪਾਵਹਿ ॥ ਗੁਰ ਕੈ ਸਬਦਿ ਮਨ ਕਉ ਸਮਝਾਵਹਿ ॥ ਸਤਿਗੁਰ ਕੀ ਬਾਣੀ ਸਤਿ ਸਤਿ ਕਰਿ ਮਾਨਹੁ ਇਉ ਆਤਮ ਰਾਮੈ ਲੀਨਾ ਹੇ ॥੧੪॥ ਨਾਰਦ ਸਾਰਦ ਸੇਵਕ ਤੇਰੇ ॥ ਤ੍ਰਿਭਵਣਿ ਸੇਵਕ ਵਡਹੁ ਵਡੇਰੇ ॥ ਸਭ ਤੇਰੀ ਕੁਦਰਤਿ ਤੂ ਸਿਰਿ ਸਿਰਿ

ਦਾਤਾ ਸਭੁ ਤੇਰੋ ਕਾਰਣੁ ਕੀਨਾ ਹੇ ॥੧੫॥ ਇਕਿ ਦਰਿ ਸੇਵਹਿ ਦਰਦੁ ਵਞਾਏ ॥ ਓਇ ਦਰਗਹ ਪੈਧੇ ਸਤਿਗੁਰੂ ਛਡਾਏ ॥ ਹਉਮੈ ਬੰਧਨ ਸਤਿਗੁਰਿ ਤੋੜੇ ਚਿਤੁ ਚੰਚਲੁ ਚਲਣਿ ਨ ਦੀਨਾ ਹੇ ॥੧੬॥ ਸਤਿਗੁਰ ਮਿਲਹੁ ਚੀਨਹੁ ਬਿਧਿ ਸਾਈ ॥ ਜਿਤੁ ਪ੍ਰਭੁ ਪਾਵਹੁ ਗਣਤ ਨ ਕਾਈ ॥ ਹਉਮੈ ਮਾਰਿ ਕਰਹੁ ਗੁਰ ਸੇਵਾ ਜਨ ਨਾਨਕ ਹਰਿ ਰੰਗਿ ਭੀਨਾ ਹੇ ॥੧੭॥੨॥੮॥

ਮਾਰੂ ਮਹਲਾ ੧ ॥

ਅਸੁਰ ਸਘਾਰਣ ਰਾਮੁ ਹਮਾਰਾ ॥ ਘਟਿ ਘਟਿ ਰਮਈਆ ਰਾਮੁ ਪਿਆਰਾ ॥ ਨਾਲੇ ਅਲਖੁ ਨ ਲਖੀਐ ਮੂਲੇ ਗੁਰਮੁਖਿ ਲਿਖੁ ਵੀਚਾਰਾ ਹੇ ॥੧॥ ਗੁਰਮੁਖਿ ਸਾਧੂ ਸਰਣਿ ਤੁਮਾਰੀ ॥ ਕਰਿ ਕਿਰਪਾ ਪ੍ਰਭਿ ਪਾਰਿ ਉਤਾਰੀ ॥ ਅਗਨਿ ਪਾਣੀ ਸਾਗਰੁ ਅਤਿ ਗਹਰਾ ਗੁਰੁ ਸਤਿਗੁਰੁ ਪਾਰਿ ਉਤਾਰਾ ਹੇ ॥੨॥ ਮਨਮੁਖ ਅੰਧੁਲੇ ਸੋਝੀ ਨਾਹੀ ॥ ਆਵਹਿ ਜਾਹਿ ਮਰਹਿ ਮਰਿ ਜਾਹੀ ॥ ਪੂਰਬਿ ਲਿਖਿਆ ਲੇਖੁ ਨ ਮਿਟਈ ਜਮ ਦਰਿ ਅੰਧੁ ਖੁਆਰਾ ਹੇ ॥੩॥ ਇਕਿ ਆਵਹਿ ਜਾਵਹਿ ਘਰਿ ਵਾਸੁ ਨ ਪਾਵਹਿ ॥ ਕਿਰਤ ਕੇ ਬਾਧੇ ਪਾਪ ਕਮਾਵਹਿ ॥ ਅੰਧੁਲੇ ਸੋਝੀ ਬੂਝ ਨ ਕਾਈ ਲੋਭੁ ਬੁਰਾ ਅਹੰਕਾਰਾ ਹੇ ॥੪॥ ਪਿਰ ਬਿਨੁ ਕਿਆ ਤਿਸੁ ਧਨ ਸੀਗਾਰਾ ॥ ਪਰ ਪਿਰ ਰਾਤੀ ਖਸਮੁ ਵਿਸਾਰਾ ॥ ਜਿਉ ਬੇਸੁਆ ਪੂਤ ਬਾਪੁ ਕੋ ਕਹੀਐ ਤਿਉ ਫੋਕਟ ਕਾਰ ਵਿਕਾਰਾ ਹੇ ॥੫॥ ਪ੍ਰੇਤ ਪਿੰਜਰ ਮਹਿ ਦੂਖ ਘਨੇਰੇ ॥ ਨਰਕਿ ਪਚਹਿ ਅਗਿਆਨ ਅੰਧੇਰੇ ॥ ਧਰਮ ਰਾਇ ਕੀ ਬਾਕੀ ਲੀਜੈ ਜਿਨਿ ਹਰਿ ਕਾ ਨਾਮੁ ਵਿਸਾਰਾ ਹੇ ॥੬॥ ਸੂਰਜੁ ਤਪੈ ਅਗਨਿ ਬਿਖੁ ਝਾਲਾ ॥ ਅਪਤੁ ਪਸੂ ਮਨਮੁਖੁ ਬੇਤਾਲਾ ॥ ਆਸਾ ਮਨਸਾ ਕੂੜੁ ਕਮਾਵਹਿ ਰੋਗੁ ਬੁਰਾ ਬੁਰਿਆਰਾ ਹੇ ॥੭॥ ਮਸਤਕਿ ਭਾਰੁ ਕਲਰ ਸਿਰਿ ਭਾਰਾ ॥ ਕਿਉ ਕਰਿ ਭਵਜਲੁ ਲੰਘਸਿ ਪਾਰਾ ॥ ਸਤਿਗੁਰੁ ਬੋਹਿਥੁ ਆਦਿ ਜੁਗਾਦੀ ਰਾਮ ਨਾਮਿ ਨਿਸਤਾਰਾ ਹੇ ॥੮॥ ਪੁਤ੍ਰ ਕਲਤ੍ਰ ਜਗਿ ਹੇਤੁ ਪਿਆਰਾ ॥ ਮਾਇਆ ਮੋਹੁ ਪਸਰਿਆ ਪਾਸਾਰਾ ॥ ਜਮ ਕੇ ਫਾਹੇ ਸਤਿਗੁਰਿ ਤੋੜੇ ਗੁਰਮੁਖਿ ਤਤੁ ਬੀਚਾਰਾ ਹੇ ॥੯॥ ਕੂੜਿ ਮੁਠੀ ਚਾਲੈ ਬਹੁ ਰਾਹੀ ॥ ਮਨਮੁਖੁ ਦਾਝੈ ਪੜਿ ਪੜਿ ਭਾਹੀ ॥ ਅੰਮ੍ਰਿਤ ਨਾਮੁ ਗੁਰੂ ਵਡ ਦਾਣਾ ਨਾਮੁ ਜਪਹੁ ਸੁਖ ਸਾਰਾ ਹੇ ॥੧੦॥ ਸਤਿਗੁਰੁ ਤੁਠਾ ਸਚੁ ਦ੍ਰਿੜਾਏ ॥ ਸਭਿ ਦੁਖ ਮੇਟੇ ਮਾਰਗਿ ਪਾਏ ॥ ਕੰਡਾ ਪਾਇ ਨ ਗਡਈ ਮੂਲੇ ਜਿਸੁ ਸਤਿਗੁਰੁ ਰਾਖਣਹਾਰਾ ਹੇ ॥੧੧॥ ਖੇਹੂ ਖੇਹ ਰਲੈ ਤਨੁ ਛੀਜੈ ॥ ਮਨਮੁਖੁ ਪਾਥਰੁ ਸੈਲੁ ਨ ਭੀਜੈ ॥ ਕਰਣ ਪ

ਲਾਵਕਰੇਬਹੁਤੇਰੇਨਰਕਿਸੁਰਗਿਅਵਤਾਰਾਹੇ॥੧੨॥ਮਾਇਆਬਿਖੁਭੁਇਅੰਗਮ
ਨਾਲੇ॥ਇਨਿਦੁਬਿਧਾਘਰਬਹੁਤੇਗਾਲੇ॥ਸਤਿਗੁਰਬਾਝਹੁਪ੍ਰੀਤਿਨਉਪਜੈਭਗਤਿ
ਰਤੇਪਤੀਆਰਾਹੇ॥੧੩॥ਸਾਕਤਮਾਇਆਕਉਬਹੁਧਾਵਹਿ॥ਨਾਮੁਵਿਸਾਰਿਕਹਾਸੁ
ਖੁਪਾਵਹਿ॥ਤ੍ਰਿਹੁਗੁਣਅੰਤਰਿਖਪਹਿਖਪਾਵਹਿਨਾਹੀਪਾਰਿਉਤਾਰਾਹੇ॥੧੪॥ਕੂ
ਕਰਸੂਕਰਕਹੀਅਹਿਕੂੜਿਆਰਾ॥ਭਉਕਿਮਰਹਿਭਉਭਉਭਉਹਾਰਾ॥ਮਨਿਤਨਿਝੂ
ਠੇਕੂੜੁਕਮਾਵਹਿਦੁਰਮਤਿਦਰਗਹਹਾਰਾਹੇ॥੧੫॥ਸਤਿਗੁਰੁਮਿਲੈਤਮਨੂਆਟੇ
ਕੈ॥ਰਾਮਨਾਮੁਦੇਸਰਣਿਪਰੇਕੈ॥ਹਰਿਧਨੁਨਾਮੁਅਮੋਲਕੁਦੇਵੈਹਰਿਜਸੁਦਰਗਹਪਿ
ਆਰਾਹੇ॥੧੬॥ਰਾਮੁਨਾਮੁਸਾਧੂਸਰਣਾਈ॥ਸਤਿਗੁਰਬਚਨੀਗਤਿਮਿਤਿਪਾਈ॥
ਨਾਨਕਹਰਿਜਪਿਹਰਿਮਨਮੇਰੇਹਰਿਮੇਲੇਮੇਲਣਹਾਰਾਹੇ॥੧੭॥੩॥੯॥ਮਾਰੂਮਹ
ਲਾ੧ ॥ਘਰਿਰਹੁਰੇਮਨਮੁਗਧਇਆਨੇ॥ਰਾਮੁਜਪਹੁਅੰਤਰਗਤਿਧਿਆ
ਨੇ॥ਲਾਲਚਛੋਡਿਰਚਹੁਅਪਰੰਪਰਿਇਉਪਾਵਹੁਮੁਕਤਿਦੁਆਰਾਹੇ॥੧॥ਜਿਸੁਬਿ
ਸਰਿਐਜਮੁਜੋਹਣਿਲਾਗੈ॥ਸਭਿਸੁਖਜਾਹਿਦੁਖਾਫੁਨਿਆਗੈ॥ਰਾਮਨਾਮੁਜਪਿਗੁਰ
ਮੁਖਿਜੀਅੜੇਏਹੁਪਰਮਤਤੁਵੀਚਾਰਾਹੇ॥੨॥ਹਰਿਹਰਿਨਾਮੁਜਪਹੁਰਸੁਮੀਠਾ॥ਗੁਰ
ਮੁਖਿਹਰਿਰਸੁਅੰਤਰਿਡੀਠਾ॥ਅਹਿਨਿਸਿਰਾਮਰਹਹੁਰੰਗਿਰਾਤੇਏਹੁਜਪੁਤਪੁਸੰਜ
ਮੁਸਾਰਾਹੇ॥੩॥ਰਾਮਨਾਮੁਗੁਰਬਚਨੀਬੋਲਹੁ॥ਸੰਤਸਭਾਮਹਿਇਹੁਰਸੁਟੋਲਹੁ॥
ਗੁਰਮਤਿਖੋਜਿਲਹਹੁਘਰੁਅਪਨਾਬਹੁੜਿਨਗਰਭਿਮਝਾਰਾਹੇ॥੪॥ਸਚੁਤੀਰਥਿ
ਨਾਵਹੁਹਰਿਗੁਣਗਾਵਹੁ॥ਤਤੁਵੀਚਾਰਹੁਹਰਿਲਿਵਲਾਵਹੁ॥ਅੰਤਿਕਾਲਿਜਮੁਜੋ
ਹਿਨਸਾਕੈਹਰਿਬੋਲਹੁਰਾਮੁਪਿਆਰਾਹੇ॥੫॥ਸਤਿਗੁਰੁਪੁਰਖੁਦਾਤਾਵਡਦਾਣਾ॥
ਜਿਸੁਅੰਤਰਿਸਾਚੁਸੁਸਬਦਿਸਮਾਣਾ॥ਜਿਸਕਉਸਤਿਗੁਰੁਮੇਲਿਮਿਲਾਏਤਿਸੁਚੂ
ਕਾਜਮਭੈਭਾਰਾਹੇ॥੬॥ਪੰਚਤਤੁਮਿਲਿਕਾਇਆਕੀਨੀ॥ਤਿਸਮਹਿਰਾਮਰਤਨੁਲੈ
ਚੀਨੀ॥ਆਤਮਰਾਮੁਰਾਮੁਹੈਆਤਮਹਰਿਪਾਈਐਸਬਦਿਵੀਚਾਰਾਹੇ॥੭॥ਸਤ
ਸੰਤੋਖਿਰਹਹੁਜਨਭਾਈ॥ਖਿਮਾਗਹਹੁਸਤਿਗੁਰਸਰਣਾਈ॥ਆਤਮੁਚੀਨਿਪਰਾ
ਤਮੁਚੀਨਹੁਗੁਰਸੰਗਤਿਇਹੁਨਿਸਤਾਰਾਹੇ॥੮॥ਸਾਕਤਕੂੜਕਪਟਮਹਿਟੇਕਾ॥

ਅਹਿਨਿਸਿਨਿੰਦਾਕਰਹਿਅਨੇਕਾ॥ਬਿਨੁਸਿਮਰਨਆਵਹਿਫੁਨਿਜਾਵਹਿਗ੍ਰਭਜੋਨੀ
ਨਰਕਮਝਾਰਾਹੇ॥੯॥ਸਾਕਤਜਮਕੀਕਾਣਿਨਚੂਕੈ॥ਜਮਕਾਡੰਡੁਨਕਬਹੂਮੂਕੈ॥
ਬਾਕੀਧਰਮਰਾਇਕੀਲੀਜੈਸਿਰਿਅਫਰਿਓਭਾਰੁਅਫਾਰਾਹੇ॥੧੦॥ਬਿਨੁਗੁਰਸਾ
ਕਤੁਕਹਹੁਕੋਤਰਿਆ॥ਹਉਮੈਕਰਤਾਭਵਜਲਿਪਰਿਆ॥ਬਿਨੁਗੁਰਪਾਰੁਨਪਾ
ਵੈਕੋਈਹਰਿਜਪੀਐਪਾਰਿਉਤਾਰਾਹੇ॥੧੧॥ਗੁਰਕੀਦਾਤਿਨਮੇਟੈਕੋਈ॥ਜਿਸੁਬ
ਖਸੇਤਿਸੁਤਾਰੇਸੋਈ॥ਜਨਮਮਰਣਦੁਖੁਨੇੜਿਨਆਵੈਮਨਿਸੋਪ੍ਰਭੁਅਪਰਅਪਾ
ਰਾਹੇ॥੧੨॥ਗੁਰਤੇਭੂਲੇਆਵਹੁਜਾਵਹੁ॥ਜਨਮਿਮਰਹੁਫੁਨਿਪਾਪਕਮਾਵਹੁ॥
ਸਾਕਤਮੂੜਅਚੇਤਨਚੇਤਹਿਦੁਖੁਲਾਗੈਤਾਰਾਮੁਪੁਕਾਰਾਹੇ॥੧੩॥ਸੁਖੁਦੁਖੁਪੁਰਬ
ਜਨਮਕੇਕੀਏ॥ਸੋਜਾਣੈਜਿਨਿਦਾਤੈਦੀਏ॥ਕਿਸਕਉਦੋਸੁਦੇਹਿਤੂਪ੍ਰਾਣੀਸਹੁਅ
ਪਣਾਕੀਆਕਰਾਰਾਹੇ॥੧੪॥ਹਉਮੈਮਮਤਾਕਰਦਾਆਇਆ॥ਆਸਾਮਨਸਾਬੰ
ਧਿਚਲਾਇਆ॥ਮੇਰੀਮੇਰੀਕਰਤਕਿਆਲੇਚਾਲੇਬਿਖੁਲਾਦੇਛਾਰਬਿਕਾਰਾਹੇ
॥੧੫॥ਹਰਿਕੀਭਗਤਿਕਰਹੁਜਨਭਾਈ॥ਅਕਥੁਕਥਹੁਮਨੁਮਨਹਿਸਮਾਈ॥ਉ
ਠਿਚਲਤਾਠਾਕਿਰਖਹੁਘਰਿਅਪਨੈਦੁਖੁਕਾਟੇਕਾਟਣਹਾਰਾਹੇ॥੧੬॥ਹਰਿਗੁਰਪੂ
ਰੇਕੀਓਟਪਰਾਤੀ॥ਗੁਰਮੁਖਿਹਰਿਲਿਵਗੁਰਮੁਖਿਜਾਤੀ॥ਨਾਨਕਰਾਮਨਾਮਿਮਤਿ
ਊਤਮਹਰਿਬਖਸੇਪਾਰਿਉਤਾਰਾਹੇ॥੧੭॥੪॥੧੦॥ਮਾਰੂਮਹਲਾ੧ ॥ਸਰਣਿ
ਪਰੇਗੁਰਦੇਵਤੁਮਾਰੀ॥ਤੂਸਮਰਥੁਦਇਆਲੁਮੁਰਾਰੀ॥ਤੇਰੇਚੋਜਨਜਾਣੈਕੋਈਤੂ
ਪੂਰਾਪੁਰਖੁਬਿਧਾਤਾਹੇ॥੧॥ਤੂਆਦਿਜੁਗਾਦਿਕਰਹਿਪ੍ਰਤਿਪਾਲਾ॥ਘਟਿਘਟਿ
ਰੂਪੁਅਨੂਪੁਦਇਆਲਾ॥ਜਿਉਤੁਧੁਭਾਵੈਤਿਵੈਚਲਾਵਹਿਸਭੁਤੇਰੋਕੀਆਕਮਾ
ਤਾਹੇ॥੨॥ਅੰਤਰਿਜੋਤਿਭਲੀਜਗਜੀਵਨ॥ਸਭਿਘਟਭੋਗੈਹਰਿਰਸੁਪੀਵਨ॥ਆ
ਪੇਲੇਵੈਆਪੇਦੇਵੈਤਿਹੁਲੋਈਜਗਤਪਿਤਦਾਤਾਹੇ॥੩॥ਜਗਤੁਉਪਾਇਖੇਲੁ
ਰਚਾਇਆ॥ਪਵਣੈਪਾਣੀਅਗਨੀਜੀਉਪਾਇਆ॥ਦੇਹੀਨਗਰੀਨਉਦਰਵਾ
ਜੈਸੋਦਸਵਾਗੁਪਤੁਰਹਾਤਾਹੇ॥੪॥ਚਾਰਿਨਦੀਅਗਨੀਅਸਰਾਲਾ॥ਕੋਈਗੁਰਮੁਖਿ
ਬੂਝੈਸਬਦਿਨਿਰਾਲਾ॥ਸਾਕਤਦੁਰਮਤਿਡੂਬਹਿਦਾਝਹਿਗੁਰਿਰਾਖੇਹਰਿਲਿਵ

ਰਤਾਹੇ॥੫॥ਆਪੁਤੇਜੁਵਾਇਪ੍ਰਿਥਮੀਆਕਾਸਾ॥ਤਿਨਮਹਿਪੰਚਤਤੁਘਰਿਵਾਸ
॥ਸਤਿਗੁਰਸਬਦਿਰਹਹਿਰੰਗਿਰਾਤਾਤਜਿਮਾਇਆਹਉਮੈਭ੍ਰਾਤਾਹੇ॥੬॥ਇਹੁ
ਮਨੁਭੀਜੈਸਬਦਿਪਤੀਜੈ॥ਬਿਨੁਨਾਵੈਕਿਆਟੇਕਟਿਕੀਜੈ॥ਅੰਤਰਿਚੋਰੁਮੁਹੈਘ
ਰੁਮੰਦਰੁਇਨਿਸਾਕਤਦੂਤੁਨਜਾਤਾਹੇ॥੭॥ਦੁੰਦਰਦੂਤਭੂਤਭੀਹਾਲੇ॥ਖਿੰਚੋਤਾ
ਣਿਕਰਹਿਬੇਤਾਲੇ॥ਸਬਦਸੁਰਤਿਬਿਨੁਆਵੈਜਾਵੈਪਤਿਖੋਈਆਵਤਜਾਤ
ਹੇ॥੮॥ਕੂੜੁਕਲਰੁਤਨੁਭਸਮੈਢੇਰੀ॥ਬਿਨੁਨਾਵੈਕੈਸੀਪਤਿਤੇਰੀ॥ਬਾਧੇਮੁਕ
ਤਿਨਾਹੀਜੁਗਚਾਰੇਜਮਕੰਕਰਕਾਲਿਪਰਾਤਾਹੇ॥੯॥ਜਮਦਰਿਬਾਧੇਮਿਲਹਿ
ਸਜਾਈ॥ਤਿਸੁਅਪਰਾਧੀਗਤਿਨਹੀਕਾਈ॥ਕਰਣਪਲਾਵਕਰੇਬਿਲਲਾ
ਵੈਜਿਉਕੁੰਡੀਮੀਨੁਪਰਾਤਾਹੇ॥੧੦॥ਸਾਕਤੁਫਾਸੀਪੜੈਇਕੇਲਾ॥ਜਮਵਸਿਕੀ
ਆਅੰਧੁਦੁਹੇਲਾ॥ਰਾਮਨਾਮਬਿਨੁਮੁਕਤਿਨਸੂਝੈਆਜੁਕਾਲਿਪਚਿਜਾਤਾਹੇ॥
੧੧॥ਸਤਿਗੁਰਬਾਝੁਨਬੇਲੀਕੋਈ॥ਐਥੈਓਥੈਰਾਖਾਪ੍ਰਭੁਸੋਈ॥ਰਾਮਨਾਮੁਦੇਵੈ
ਕਿਰਪਾਇਉਸਲਲੈਸਲਲਮਿਲਾਤਾਹੇ॥੧੨॥ਭੂਲੇਸਿਖਗੁਰੂਸਮਝਾ
ਏ॥ਉਝੜਿਜਾਦੇਮਾਰਗਿਪਾਏ॥ਤਿਸੁਗੁਰਸੇਵਿਸਦਾਦਿਨੁਰਾਤੀਦੁਖਭੰਜਨਸੰਗਿ
ਸਖਾਤਾਹੇ॥੧੩॥ਗੁਰਕੀਭਗਤਿਕਰਹਿਕਿਆਪ੍ਰਾਣੀ॥ਬ੍ਰਹਮੈਇੰਦ੍ਰਿਮਹੇਸਿਜ
ਣੀ॥ਸਤਿਗੁਰੁਅਲਖੁਕਹਹੁਕਿਉਲਖੀਐਜਿਸੁਬਖਸੇਤਿਸਹਿਪਛਾਤਾਹੇ॥
੧੪॥ਅੰਤਰਿਪ੍ਰੇਮੁਪਰਾਪਤਿਦਰਸਨੁ॥ਗੁਰਬਾਣੀਸਿਉਪ੍ਰੀਤਿਸੁਪਰਸਨੁ॥ਅ
ਹਿਨਿਸਿਨਿਰਮਲਜੋਤਿਸਬਾਈਘਟਿਦੀਪਕੁਗੁਰਮੁਖਿਜਾਤਾਹੇ॥੧੫॥ਭੋਜਨਗਿ
ਆਨੁਮਹਾਰਸੁਮੀਠਾ॥ਜਿਨਿਚਾਖਿਆਤਿਨਿਦਰਸਨੁਡੀਠਾ॥ਦਰਸਨੁਦੇਖਿਮ
ਲੇਬੈਰਾਗੀਮਨੁਮਨਸਾਮਾਰਿਸਮਾਤਾਹੇ॥੧੬॥ਸਤਿਗੁਰੁਸੇਵਹਿਸੇਪਰਧਾਨਾ॥
ਤਿਨਘਟਿਘਟਿਅੰਤਰਿਬ੍ਰਹਮੁਪਛਾਨਾ॥ਨਾਨਕਹਰਿਜਸੁਹਰਿਜਨਕੀਸੰਗਤਿ
ਦੀਜੈਜਿਨਸਤਿਗੁਰੁਹਰਿਪ੍ਰਭੁਜਾਤਾਹੇ॥੧੭॥੫॥੧੧॥ਮਾਰੂਮਹਲਾ੧
॥ਸਾਚੇਸਾਹਿਬਸਿਰਜਣਹਾਰੇ॥ਜਿਨਿਧਰਚਕ੍ਰਧਰੇਵੀਚਾਰੇ॥ਆਪੇਕਰਤਾ
ਕਰਿਕਰਿਵੇਖੈਸਾਚਾਵੇਪਰਵਾਹਾਹੇ॥੧॥ਵੇਕੀਵੇਕੀਜੰਤਉਪਾਏ॥ਦੁਇਪੰਦੀ

ਦੁਇਰਾਹਚਲਾਏ॥ਗੁਰਪੂਰੇਵਿਣੁਮੁਕਤਿਨਹੋਈਸਚੁਨਾਮੁਜਪਿਲਾਹਾਹੇ॥੨॥ਪੜ
ਹਿਮਨਮੁਖਪਰੁਬਿਧਿਨਹੀਜਾਨਾ॥ਨਾਮੁਨਬੂਝਹਿਭਰਮਿਭੁਲਾਨਾ॥ਲੈਕੈਵਢੀਦੇ
ਨਿਉਗਾਹੀਦੁਰਮਤਿਕਾਗਲਿਫਾਹਾਹੇ॥੩॥ਸਿਮ੍ਰਿਤਿਸਾਸਤ੍ਰਪੜਹਿਪੁਰਾਣਾ॥ਵਾਦੁ
ਵਖਾਣਹਿਤਤੁਨਜਾਣਾ॥ਵਿਣੁਗੁਰਪੂਰੇਤਤੁਨਪਾਈਐਸਚਸੂਚੇਸਚੁਰਾਹਾਹੇ॥੪॥
ਸਭਸਾਲਾਹੇਸੁਣਿਸੁਣਿਆਖੈ॥ਆਪੇਦਾਨਾਸਚੁਪਰਾਖੈ॥ਜਿਨਕਉਨਦਰਿਕਰੇਪ੍ਰ
ਭੁਅਪਨੀਗੁਰਮੁਖਿਸਬਦੁਸਲਾਹਾਹੇ॥੫॥ਸੁਣਿਸੁਣਿਆਖੈਕੇਤੀਬਾਣੀ॥ਸੁਣਿ
ਕਹੀਐਕੋਅੰਤੁਨਜਾਣੀ॥ਜਾਕਉਅਲਖੁਲਖਾਏਆਪੇਅਕਥਕਥਾਬੁਧਿਤਾਹਾ
ਹੇ॥੬॥ਜਨਮੇਕਉਵਾਜਹਿਵਾਧਾਏ॥ਸੋਹਿਲੜੇਅਗਿਆਨੀਗਾਏ॥ਜੋਜਨਮੈ
ਤਿਸੁਸਰਪਰਮਰਣਾਕਿਰਤੁਪਇਆਸਿਰਿਸਾਹਾਹੇ॥੭॥ਸੰਜੋਗੁਵਿਜੋਗੁਮੇਰੈਪ੍ਰ
ਭਿਕੀਏ॥ਸ੍ਰਿਸਟਿਉਪਾਇਦੁਖਾਸੁਖਦੀਏ॥ਦੁਖਸੁਖਹੀਤੇਭਏਨਿਰਾਲੇਗੁਰਮੁਖਿਸੀ
ਲੁਸਨਾਹਾਹੇ॥੮॥ਨੀਕੇਸਾਚੇਕੇਵਾਪਾਰੀ॥ਸਚੁਸਉਦਾਲੈਗੁਰਵੀਚਾਰੀ॥ਸਚਾਵਖ
ਰੁਜਿਸੁਧਨੁਪਲੈਸਬਦਿਸਚੈਓਮਾਹਾਹੇ॥੯॥ਕਾਚੀਸਉਦੀਤੋਟਾਆਵੈ॥ਗੁਰਮੁਖਿ
ਵਣਜੁਕਰੇਪ੍ਰਭਭਾਵੈ॥ਪੂੰਜੀਸਾਬਤੁਰਾਸਿਸਲਾਮਤਿਚੂਕਾਜਮਕਾਫਾਹਾਹੇ॥੧੦॥
ਸਭੁਕੋਬੋਲੈਆਪਣਭਾਣੈ॥ਮਨਮੁਖੁਦੂਜੈਬੋਲਿਨਜਾਣੈ॥ਅੰਧੁਲੇਕੀਮਤਿਅੰਧ
ਲੀਬੋਲੀਆਇਗਇਆਦੁਖੁਤਾਹਾਹੇ॥੧੧॥ਦੁਖਮਹਿਜਨਮੈਦੁਖਮਹਿਮਰਣਾ॥
ਦੂਖੁਨਮਿਟੈਬਿਨੁਗੁਰਕੀਸਰਣਾ॥ਦੂਖੀਉਪਜੈਦੂਖੀਬਿਨਸੈਕਿਆਲੈਆਇਆ
ਕਿਆਲੈਜਾਹਾਹੇ॥੧੨॥ਸਚੀਕਰਣੀਗੁਰਕੀਸਿਰਕਾਰਾ॥ਆਵਣੁਜਾਣੁਨਹੀਜਮ
ਧਾਰਾ॥ਡਾਲਛੋਡਿਤਤੁਮੂਲੁਪਰਾਤਾਮਨਿਸਾਚਾਓਮਾਹਾਹੇ॥੧੩॥ਹਰਿਕੇਲੋਗ
ਨਹੀਜਮੁਮਾਰੈ॥ਨਾਦੁਖੁਦੇਖਹਿਪੰਥਿਕਰਾਰੈ॥ਰਾਮਨਾਮੁਘਟਅੰਤਰਿਪੂਜਾਅਵਰੁ
ਨਦੂਜਾਕਾਹਾਹੇ॥੧੪॥ਓੜੁਨਕਥਨੈਸਿਫਤਿਸਜਾਈ॥ਜਿਉਤੁਧੁਭਾਵਹਿਰਹਹਿ
ਰਜਾਈ॥ਦਰਗਹਪੈਧੇਜਾਨਿਸੁਹੇਲੇਹੁਕਮਿਸਚੇਪਾਤਿਸਾਹਾਹੇ॥੧੫॥ਕਿਆਕ
ਹੀਐਗੁਣਕਥਹਿਘਨੇਰੇ॥ਅੰਤੁਨਪਾਵਹਿਵਡੇਵਡੇਰੇ॥ਨਾਨਕਸਾਚੁਮਿਲੈਪ
ਤਿਰਾਖਹੁਤੂਸਿਰਿਸਾਹਾਪਾਤਿਸਾਹਾਹੇ॥੧੬॥੬॥੧੨॥ਮਾਰੂਮਹਲਾ੧

ਦਖਣੀ॥ ॥ਕਾਇਆਨਗਰੁਨਗਰਗੜ੍ਹਅੰਦਰਿ॥ਸਾਚਾਵਾਸਾਪੁਰਿਗਗਨੰਦ
ਰਿ॥ਅਸਥਿਰੁਥਾਨੁਸਦਾਨਿਰਮਾਇਲੁਆਪੇਆਪੁਉਪਾਇਦਾ॥੧॥ਅੰਦਰਿਕੋਟਛ
ਜੇਹਟਨਾਲੇ॥ਆਪੇਲੇਵੈਵਸਤੁਸਮਾਲੇ॥ਬਜਰਕਪਾਟਜੜੇਜੜਿਜਾਣੈਗੁਰਸਬਦੀ
ਖੋਲਾਇਦਾ॥੨॥ਭੀਤਰਿਕੋਟਗੁਫਾਘਰਜਾਈ॥ਨਉਘਰਥਾਪੇਹੁਕਮਿਰਜਾਈ॥
ਦਸਵੈਪੁਰਖੁਅਲੇਖੁਅਪਾਰੀਆਪੇਅਲਖੁਲਖਾਇਦਾ॥੩॥ਪਉਣਪਾਣੀਅ
ਗਨੀਇਕਵਾਸਾ॥ਆਪੇਕੀਤੋਖੇਲੁਤਮਾਸਾ॥ਬਲਦੀਜਲਿਨਿਵਰੈਕਿਰਪਾ
ਤੇਆਪੇਜਲਨਿਧਿਪਾਇਦਾ॥੪॥ਧਰਤਿਉਪਾਇਧਰੀਧਰਮਸਾਲਾ॥ਉਤਪਤਿ
ਪਰਲਉਆਪਿਨਿਰਾਲਾ॥ਪਵਣੈਖੇਲੁਕੀਆਸਭਥਾਈਕਲਾਖਿੰਚਿਢਾਹਾਇ
ਦਾ॥੫॥ਭਾਰਅਠਾਰਹਮਾਲਣਿਤੇਰੀ॥ਚਉਰੁਢੁਲੈਪਵਣੈਲੈਫੇਰੀ॥ਚੰਦੁਸੂ
ਰਜੁਦੁਇਦੀਪਕਰਾਖੇਸਸਿਘਰਿਸੂਰੁਸਮਾਇਦਾ॥੬॥ਪੰਖੀਪੰਚਉਡਰਿਨਹੀਧਾ
ਵਹਿ॥ਸਫਲਿਓਬਿਰਖੁਅੰਮ੍ਰਿਤਫਲੁਪਾਵਹਿ॥ਗੁਰਮੁਖਿਸਹਜਿਰਵੈਗੁਣ
ਗਾਵੈਹਰਿਰਸੁਚੋਗਚੁਗਾਇਦਾ॥੭॥ਝਿਲਮਿਲਿਝਿਲਕੈਚੰਦੁਨਤਾਰਾ॥ਸੂਰਜ
ਕਿਰਣਿਨਬਿਜੁਲਿਗੈਣਾਰਾ॥ਅਕਥੀਕਥਉਚਿਹਨੁਨਹੀਕੋਈਪੂਰਿਰਹਿਆਮ
ਨਿਭਾਇਦਾ॥੮॥ਪਸਰੀਕਿਰਣਿਜੋਤਿਉਜਿਆਲਾ॥ਕਰਿਕਰਿਦੇਖੈਆਪਿਦ
ਇਆਲਾ॥ਅਨਹਦਰੁਣਝੁਣਕਾਰੁਸਦਾਧੁਨਿਨਿਰਭਉਕੈਘਰਿਵਾਇਦਾ॥
੯॥ਅਨਹਦੁਵਾਜੈਭ੍ਰਮੁਭਉਭਾਜੈ॥ਸਗਲਬਿਆਪਿਰਹਿਆਪ੍ਰਭੁਛਾਜੈ॥ਸਭਤੇ
ਰੀਤੂਗੁਰਮੁਖਿਜਾਤਾਦਰਿਸੋਹੈਗੁਣਗਾਇਦਾ॥੧੦॥ਆਦਿਨਿਰੰਜਨੁਨਿਰਮਲੁਸੋ
ਈ॥ਅਵਰੁਨਜਾਣਾਦੂਜਾਕੋਈ॥ਏਕੰਕਾਰੁਵਸੈਮਨਿਭਾਵੈਹਉਮੈਗਰਬੁਗਵਾਇ
ਦਾ॥੧੧॥ਅੰਮ੍ਰਿਤੁਪੀਆਸਤਿਗੁਰਿਦੀਆ॥ਅਵਰੁਨਜਾਣਾਦੂਆਤੀਆ॥ਏਕੋ
ਏਕੁਸੁਅਪਰਪਰੰਪਰੁਪਰਖਿਖਜਾਨੈਪਾਇਦਾ॥੧੨॥ਗਿਆਨੁਧਿਆਨੁਸਚੁਗਹਿ
ਰਗੰਭੀਰਾ॥ਕੋਇਨਜਾਣੈਤੇਰਾਚੀਰਾ॥ਜੇਤੀਹੈਤੇਤੀਤੁਧੁਜਾਚੈਕਰਮਿਮਿਲੈਸੋਪਾਇ
ਦਾ॥੧੩॥ਕਰਮੁਧਰਮੁਸਚੁਹਾਥਿਤੁਮਾਰੈ॥ਵੇਪਰਵਾਹਅਖੁਟਭੰਡਾਰੈ॥ਤੂਦਇਆ
ਲੁਕਿਰਪਾਲੁਸਦਾਪ੍ਰਭੁਆਪੇਮੇਲਿਮਿਲਾਇਦਾ॥੧੪॥ਆਪੇਦੇਖਿਦਿਖਾਵੈ

ਖੋ॥ਆਪੇਥਾਪਿਉਥਾਪੇਆਪੇ॥ਆਪੇਜੋੜਿਵਿਛੋੜੇਕਰਤਾਆਪੇਮਾਰਿਜੀਵਾਇ
ਦਾ॥੧੫॥ਜੇਤੀਹੈਤੇਤੀਤੁਧੁਅੰਦਰਿ॥ਦੇਖਹਿਆਪਿਬੈਸਿਬਿਜਮੰਦਰਿ॥ਨਾਨਕੁ
ਸਾਚੁਕਹੈਬੇਨੰਤੀਹਰਿਦਰਸਨਿਸੁਖੁਪਾਇਦਾ॥੧੬॥੧॥੧੩॥ਮਾਰੂਮਹਲਾ੧
॥ਦਰਸਨੁਪਾਵਾਜੇਤੁਧੁਭਾਵਾ॥ਭਾਇਭਗਤਿਸਾਚੇਗੁਣਗਾਵਾ॥ਤੁਧੁਭਾਣੇਤੂ
ਭਾਵਹਿਕਰਤੇਆਪੇਰਸਨਰਸਾਇਦਾ॥੧॥ਸੋਹਨਿਭਗਤਪ੍ਰਭੂਦਰਬਾਰੇ॥ਮੁਕਤੁਭ
ਏਹਰਿਦਾਸਤੁਮਾਰੇ॥ਆਪੁਗਵਾਇਤੇਰੈਰੰਗਿਰਾਤੇਅਨਦਿਨੁਨਾਮੁਧਿਆਇਦਾ॥੨॥
ਈਸਰੁਬ੍ਰਹਮਾਦੇਵੀਦੇਵਾ॥ਇੰਦ੍ਰਤਪੇਮੁਨਿਤੇਰੀਸੇਵਾ॥ਜਤੀਸਤੀਕੇਤੇਬਨਵਾਸੀਅੰ
ਤੁਨਕੋਈਪਾਇਦਾ॥੩॥ਵਿਣੁਜਾਣਾਏਕੋਇਨਜਾਣੈ॥ਜੋਕਿਛੁਕਰੈਸੁਆਪਣ
ਭਾਣੈ॥ਲਖਚਉਰਾਸੀਹਜੀਅਉਪਾਏਭਾਣੈਸਾਹਲਵਾਇਦਾ॥੪॥ਜੋਤਿਸੁਭਾ
ਵੈਸੋਨਿਹਚਉਹੋਵੈ॥ਮਨਮੁਖੁਆਪੁਗਣਾਏਰੋਵੈ॥ਨਾਵਹੁਭੁਲਾਠਉਰਨਪਾਏਆਇ
ਜਾਇਦੁਖੁਪਾਇਦਾ॥੫॥ਨਿਰਮਲੁਕਾਇਆਊਜਲਹੰਸਾ॥ਤਿਸੁਵਿਚਿਨਾਮੁਨਿ
ਰੰਜਨਅੰਸਾ॥ਸਗਲੇਦੂਖਅੰਮ੍ਰਿਤੁਕਰਿਪੀਵੈਬਾਹੁੜਿਦੂਖੁਨਪਾਇਦਾ॥੬॥ਬਹੁ
ਸਾਦਹੁਦੂਖੁਪਰਾਪਤਿਹੋਵੈ॥ਭੋਗਹੁਰੋਗਸੁਅੰਤਿਵਿਗੋਵੈ॥ਹਰਖਹੁਸੋਗੁਨਮਿਟਈ
ਕਬਹੂਵਿਣੁਭਾਣੇਭਰਮਾਇਦਾ॥੭॥ਗਿਆਨਵਿਹੂਣੀਭਵੈਸਬਾਈ॥ਸਾਚਾਰਵਿ
ਰਹਿਆਲਿਵਲਾਈ॥ਨਿਰਭਉਸਬਦੁਗੁਰੂਸਚੁਜਾਤਾਜੋਤੀਜੋਤਿਮਿਲਾਇਦਾ॥
੮॥ਅਟਲੁਅਡੋਲੁਅਤੋਲੁਮੁਰਾਰੇ॥ਖਿਨਮਹਿਢਾਹਿਫੇਰਿਉਸਾਰੇ॥ਰੂਪੁਨਰੇਖਿਆ
ਮਿਤਿਨਹੀਕੀਮਤਿਸਬਦਿਭੇਦਿਪਤੀਆਇਦਾ॥੯॥ਹਮਦਾਸਨਕੇਦਾਸਪਿਆਰੇ
॥ਸਾਧਿਕਸਾਚਭਲੇਵੀਚਾਰੇ॥ਮੰਨੇਨਾਉਸੋਈਜਿਣਿਜਾਸੀਆਪੇਸਾਚੁਦ੍ਰਿੜਾਇ
ਦਾ॥੧੦॥ਪਲੈਸਾਚੁਸਚੇਸਚਿਆਰਾ॥ਸਾਚੇਭਾਵੈਸਬਦੁਪਿਆਰਾ॥ਤ੍ਰਿਭਵਣਿਸ
ਚੁਕਲਾਧਰਿਥਾਪੀਸਾਚੇਹੀਪਤੀਆਇਦਾ॥੧੧॥ਵਡਾਵਡਾਆਖੈਸਭੁਕੋਈ॥ਗੁ
ਰਬਿਨੁਸੋਝੀਕਿਨੈਨਹੋਈ॥ਸਾਚਿਮਿਲੈਸੋਸਾਚੇਭਾਏਨਾਵੀਛੁੜਿਦੁਖੁਪਾਇਦਾ॥
੧੨॥ਧੁਰਹੁਵਿਛੁੰਨੇਧਾਹੀਰੁੰਨੇ॥ਮਰਿਮਰਿਜਨਮਹਿਮੁਹਲਤਿਪੁੰਨੇ॥ਜਿਸੁਬਖਸੇ
ਤਿਸੁਦੇਵਡਿਆਈਮੇਲਿਨਪਛੋਤਾਇਦਾ॥੧੩॥ਆਪੇਕਰਤਾਆਪੇਭੁਗਤਾ॥

ਆਪੇਤ੍ਰਿਪਤਾਆਪੇਮੁਕਤਾ॥ਆਪੇਮੁਕਤਿਦਾਨੁਮੁਕਤੀਸਰੁ॥ਮਮਤਾਮੋਹੁਚੁਕਾਇ
ਦਾ॥੧੪॥ਦਾਨਾਕੈਸਿਰਿਦਾਨੁਵੀਚਾਰਾ॥ਕਰਣਕਾਰਣਸਮਰਥੁਅਪਾਰਾ॥ਕਰਿਕ
ਰਿਵੇਖੈਕੀਤਾਅਪਣਾਕਰਣੀਕਾਰਕਰਾਇਦਾ॥੧੫॥ਸੇਗੁਣਗਾਵਹਿਸਾਚੇਭਾਵਹਿ
॥ਤੁਝਤੇਉਪਜਹਿਤੁਝਮਾਹਿਸਮਾਵਹਿ॥ਨਾਨਕੁਸਾਚੁਕਹੈਬੇਨੰਤੀਮਿਲਿਸਾਚੇ
ਸੁਖੁਪਾਇਦਾ॥੧੬॥੨॥੧੪॥ਮਾਰੂਮਹਲਾ੧ ॥ਅਰਬਦਨਰਬਦਧੁੰਧੂਕਾ
ਰਾ॥ਧਰਣਿਨਗਗਨਾਹੁਕਮੁਅਪਾਰਾ॥ਨਾਦਿਨੁਰੈਨਿਨਚੰਦੁਨਸੂਰਜੁਸੁੰਨਸਮਾਧਿ
ਲਗਾਇਦਾ॥੧॥ਖਾਣੀਨਬਾਣੀਪਉਣੁਨਪਾਣੀ॥ਓਪਤਿਖਪਤਿਨਆਵਣ
ਜਾਣੀ॥ਖੰਡਪਤਾਲਸਪਤਨਹੀਸਾਗਰਨਦੀਨਨੀਰੁਵਹਾਇਦਾ॥੨॥ਨਾਤਦਿਸੁ
ਰਗੁਮਛੁਪਇਆਲਾ॥ਦੋਜਕੁਭਿਸਤੁਨਹੀਖੈਕਾਲਾ॥ਨਰਕੁਸੁਰਗੁਨਹੀਜੰਮਣੁ
ਮਰਣਾਨਾਕੋਆਇਨਜਾਇਦਾ॥੩॥ਬ੍ਰਹਮਾਬਿਸਨੁਮਹੇਸੁਨਕੋਈ॥ਅਵਰੁਨਦੀ
ਸੈਏਕੋਸੋਈ॥ਨਾਰਿਪੁਰਖੁਨਹੀਜਾਤਿਨਜਨਮਾਨਾਕੋਦੁਖੁਸੁਖੁਪਾਇਦਾ॥੪॥ਨਾਤ
ਦਿਜਤੀਸਤੀਬਨਵਾਸੀ॥ਨਾਤਦਿਸਿਧਸਾਧਿਕਸੁਖਵਾਸੀ॥ਜੋਗੀਜੰਗਮਭੇਖੁਨ
ਕੋਈਨਾਕੋਨਾਥੁਕਹਾਇਦਾ॥੫॥ਜਪਤਪਸੰਜਮਨਾਬ੍ਰਤਪੂਜਾ॥ਨਾਕੋਆਖਿਵ
ਖਾਣੈਦੂਜਾ॥ਆਪੇਆਪਿਉਪਾਇਵਿਗਸੈਆਪੇਕੀਮਤਿਪਾਇਦਾ॥੬॥ਨਾਸੁ
ਚਿਸੰਜਮੁਤੁਲਸੀਮਾਲਾ॥ਗੋਪੀਕਾਨੁਨਗਊਗੋੁਆਲਾ॥ਤੰਤੁਮੰਤੁਪਾਖੰਡੁਨਕੋਈ
ਨਾਕੋਵੰਸੁਵਜਾਇਦਾ॥੭॥ਕਰਮਧਰਮਨਹੀਮਾਇਆਮਾਖੀ॥ਜਾਤਿਜਨਮੁਨਹੀ
ਦੀਸੈਆਖੀ॥ਮਮਤਾਜਾਲੁਕਾਲੁਨਹੀਮਾਥੈਨਾਕੋਕਿਸੈਧਿਆਇਦਾ॥੮॥ਨਿੰਦੁ
ਬਿੰਦੁਨਹੀਜੀਉਨਜਿੰਦੋ॥ਨਾਤਦਿਗੋਰਖੁਨਾਮਾਛਿੰਦੋ॥ਨਾਤਦਿਗਿਆਨੁਧਿਆਨੁ
ਕੁਲਓਪਤਿਨਾਕੋਗਣਤਗਣਾਇਦਾ॥੯॥ਵਰਨਭੇਖਨਹੀਬ੍ਰਹਮਣਖਤ੍ਰੀ
॥ਦੇਉਨਦੇਹੁਰਾਗਊਗਾਇਤ੍ਰੀ॥ਹੋਮਜਗਨਹੀਤੀਰਥਿਨਾਵਣੁਨਾਕੋਪੂਜਾਲਾ
ਇਦਾ॥੧੦॥ਨਾਕੋਮੁਲਾਨਾਕੋਕਾਜੀ॥ਨਾਕੋਸੇਖੁਮਸਾਇਕੁਹਾਜੀ॥ਰਈਅ
ਤਿਰਾਉਨਹਉਮੈਦੁਨੀਆਨਾਕੋਕਹਣੁਕਹਾਇਦਾ॥੧੧॥ਭਾਉਨਭਗਤੀਨਾਸਿ
ਵਸਕਤੀ॥ਸਾਜਨੁਮੀਤੁਬਿੰਦੁਨਹੀਰਕਤੀ॥ਆਪੇਸਾਹੁਆਪੇਵਣਜਾਰਾਸਾਚੇ

ਏਹੋਭਾਇਦਾ॥੧੨॥ਬੇਦਕਤੇਬਨਸਿੰਮ੍ਰਿਤਿਸਾਸਤ॥ਪਾਠਪੁਰਾਣਉਦੈਨਹੀਆਸ
ਤ॥ਕਹਤਾਬਕਤਾਆਪਿਅਗੋਚਰੁਆਪੇਅਲਖੁਲਖਾਇਦਾ॥੧੩॥ਜਾਤਿਸੁਭਾਣਾ
ਤਾਜਗਤੁਉਪਾਇਆ॥ਬਾਝੁਕਲਾਆਡਾਣੁਰਹਾਇਆ॥ਬ੍ਰਹਮਾਬਿਸਨੁਮਹੇਸੁਉ
ਪਾਏਮਾਇਆਮੋਹੁਵਧਾਇਦਾ॥੧੪॥ਵਿਰਲੇਕਉਗੁਰਿਸਬਦੁਸੁਣਾਇਆ॥ਕ
ਰਿਕਰਿਦੇਖੈਹੁਕਮੁਸਬਾਇਆ॥ਖੰਡਬ੍ਰਹਮੰਡਪਾਤਾਲਅਰੰਭੇਗੁਪਤਹੁਪਰਗਟੀ
ਆਇਦਾ॥੧੫॥ਤਾਕਾਅੰਤੁਨਜਾਣੈਕੋਈ॥ਪੂਰੇਗੁਰਤੇਸੋਝੀਹੋਈ॥ਨਾਨਕਸਾਚਿ
ਰਤੇਬਿਸਮਾਦੀਬਿਸਮਭਏਗੁਣਗਾਇਦਾ॥੧੬॥੩॥੧੫॥ਮਾਰੂਮਹਲਾ੧॥
॥ਆਪੇਆਪੁਉਪਾਇਨਿਰਾਲਾ॥ਸਾਚਾਥਾਨੁਕੀਓਦਇਆਲਾ॥ਪਉਣੁ
ਪਾਣੀਅਗਨੀਕਾਬੰਧਨੁਕਾਇਆਕੋਟੁਰਚਾਇਦਾ॥੧॥ਨਉਘਰਥਾਪੇਥਾਪਣ
ਹਾਰੈ॥ਦਸਵੈਵਾਸਾਅਲਖਅਪਾਰੈ॥ਸਾਇਰਸਪਤਭਰੇਜਲਿਨਿਰਮਲਿਗੁਰਮੁ
ਖਿਮੈਲੁਨਲਾਇਦਾ॥੨॥ਰਵਿਸਸਿਦੀਪਕਜੋਤਿਸਬਾਈ॥ਆਪੇਕਰਿਵੇਖੈਵ
ਡਿਆਈ॥ਜੋਤਿਸਰੂਪਸਦਾਸੁਖਦਾਤਾਸਚੇਸੋਭਾਪਾਇਦਾ॥੩॥ਗੜਮਹਿਹਾਟ
ਪਟਣਵਾਪਾਰਾ॥ਪੂਰੈਤੋਲਿਤੋਲੈਵਣਜਾਰਾ॥ਆਪੇਰਤਨੁਵਿਸਾਹੇਲੇਵੈਆਪੇ
ਕੀਮਤਿਪਾਇਦਾ॥੪॥ਕੀਮਤਿਪਾਈਪਾਵਣਹਾਰੈ॥ਵੇਪਰਵਾਹਪੂਰੇਭੰਡਾਰੈ॥ਸ
ਰਬਕਲਾਲੇਆਪੇਰਹਿਆ॥ਗੁਰਮੁਖਿਕਿਸੈਬੁਝਾਇਦਾ॥੫॥ਨਦਰਿਕਰੇਪੂਰਾਗੁ
ਰੁਭੇਟੈ॥ਜਮਜੰਦਾਰੁਨਮਾਰੈਫੇਟੈ॥ਜਿਉਜਲਅੰਤਰਿਕਮਲੁਬਿਗਾਸੀਆਪੇ
ਬਿਗਸਿਧਿਆਇਦਾ॥੬॥ਆਪੇਵਰਖੈਅੰਮ੍ਰਿਤਧਾਰਾ॥ਰਤਨਜਵੇਹਰਲਾਲ
ਅਪਾਰਾ॥ਸਤਿਗੁਰੁਮਿਲੈਤਪੂਰਾਪਾਈਐਪ੍ਰੇਮਪਦਾਰਥੁਪਾਇਦਾ॥੭॥ਪ੍ਰੇਮਪ
ਦਾਰਥੁਲਹੈਅਮੋਲੋ॥ਕਬਹੀਨਘਾਟਸਿਪੂਰਾਤੋਲੋ॥ਸਚੇਕਾਵਾਪਾਰੀਹੋਵੈਸਚੋ
ਸਉਦਾਪਾਇਦਾ॥੮॥ਸਚਾਸਉਦਾਵਿਰਲਾਕੋਪਾਏ॥ਪੂਰਾਸਤਿਗੁਰੁਮਿਲੈਮਿਲਾ
ਏ॥ਗੁਰਮੁਖਿਹੋਇਸੁਹੁਕਮੁਪਛਾਣੈਮਾਨੈਹੁਕਮੁਸਮਾਇਦਾ॥੯॥ਹੁਕਮੇਆਇ
ਆਹੁਕਮਿਸਮਾਇਆ॥ਹੁਕਮੇਦੀਸੈਜਗਤੁਉਪਾਇਆ॥ਹੁਕਮੇਸੁਰਗੁਮਛੁਪਇ
ਆਲਾਹੁਕਮੇਕਲਾਰਹਾਇਦਾ॥੧੦॥ਹੁਕਮੇਧਰਤੀਧਉਲਸਿਰਿਭਾਰੰ॥ਹੁਕਮੇ

ਪਉਣੁ ਪਾਣੀ ਗੈਣਾਰੰ ਹੁਕਮੇ ਸਿਵ ਸਕਤੀ ਘਰਿ ਵਾਸਾ ਹੁਕਮੇ ਖੇਲ ਖੇਲਾਇਦਾ ॥੧੧॥ ਹੁਕਮੇ ਆਡਾਣੇ ਆਗਾਸੀ ਹੁਕਮੇ ਜਲ ਥਲ ਤ੍ਰਿਭਵਣ ਵਾਸੀ ਹੁਕਮੇ ਸਾਸ ਗਿਰਾਸ ਸਦਾ ਫੁਨਿ ਹੁਕਮੇ ਦੇਖਿ ਦਿਖਾਇਦਾ ॥੧੨॥ ਹੁਕਮਿ ਉਪਾਏ ਦਸ ਅਉਤਾਰਾ ਦੇਵ ਦਾਨਵ ਅਗਣਤ ਅਪਾਰਾ ਮੰਨੇ ਹੁਕਮੁ ਸੁ ਦਰਗਹ ਪੈਝੈ ਸਾਚਿ ਮਿਲਾਇ ਸਮਾਇਦਾ ॥੧੩॥ ਹੁਕਮੇ ਜੁਗ ਛਤੀਹ ਗੁਦਾਰੇ ਹੁਕਮੇ ਸਿਧ ਸਾਧਿਕ ਵੀਚਾਰੇ ਆਪਿ ਨਾਥੁ ਨਥੀ ਸਭ ਜਾ ਕੀ ਬਖਸੇ ਮੁਕਤਿ ਕਰਾਇਦਾ ॥੧੪॥ ਕਾਇਆ ਕੋਟੁ ਗੜੈ ਮਹਿ ਰਾਜਾ ਨੇਬ ਖਵਾਸ ਭਲਾ ਦਰਵਾਜਾ ਮਿਥਿਆ ਲੋਭੁ ਨਾਹੀ ਘਰਿ ਵਾਸਾ ਲਬਿ ਪਾਪਿ ਪਛੁਤਾਇਦਾ ॥੧੫॥ ਸਤੁ ਸੰਤੋਖੁ ਨਗਰ ਮਹਿ ਕਾਰੀ ਜਤੁ ਸਤੁ ਸੰਜਮੁ ਸਰਣਿ ਮੁਰਾਰੀ ਨਾਨਕ ਸਹਜਿ ਮਿਲੈ ਜਗਜੀਵਨੁ ਗੁਰ ਸਬਦੀ ਪਤਿ ਪਾਇਦਾ ॥੧੬॥੪॥੧੬॥ ਮਾਰੂ ਮਹਲਾ ੧ ॥

ਸੁੰਨ ਕਲਾ ਅਪਰੰਪਰਿ ਧਾਰੀ ਆਪਿ ਨਿਰਾਲਮੁ ਅਪਰ ਅਪਾਰੀ ਆਪੇ ਕੁਦਰਤਿ ਕਰਿ ਕਰਿ ਦੇਖੈ ਸੁੰਨਹੁ ਸੁੰਨੁ ਉਪਾਇਦਾ ॥੧॥ ਪਉਣੁ ਪਾਣੀ ਸੁੰਨੈ ਤੇ ਸਾਜੇ ਸ੍ਰਿਸਟਿ ਉਪਾਇ ਕਾਇਆ ਗੜ ਰਾਜੇ ਅਗਨਿ ਪਾਣੀ ਜੀਉ ਜੋਤਿ ਤੁਮਾਰੀ ਸੁੰਨੇ ਕਲਾ ਰਹਾਇਦਾ ॥੨॥ ਸੁੰਨਹੁ ਬ੍ਰਹਮਾ ਬਿਸਨੁ ਮਹੇਸੁ ਉਪਾਏ ਸੁੰਨੇ ਵਰਤੇ ਜੁਗ ਸਬਾਏ ਇਸੁ ਪਦ ਵੀਚਾਰੇ ਸੋ ਜਨੁ ਪੂਰਾ ਤਿਸੁ ਮਿਲੀਐ ਭਰਮੁ ਚੁਕਾਇਦਾ ॥੩॥ ਸੁੰਨਹੁ ਸਪਤ ਸਰੋਵਰ ਥਾਪੇ ਜਿਨਿ ਸਾਜੇ ਵੀਚਾਰੇ ਆਪੇ ਤਿਤੁ ਸਤ ਸਰਿ ਮਨੂਆ ਗੁਰਮੁਖਿ ਨਾਵੈ ਫਿਰਿ ਬਾਹੁੜਿ ਜੋਨਿ ਨ ਪਾਇਦਾ ॥੪॥ ਸੁੰਨਹੁ ਚੰਦੁ ਸੂਰਜੁ ਗੈਣਾਰੇ ਤਿਸ ਕੀ ਜੋਤਿ ਤ੍ਰਿਭਵਣ ਸਾਰੇ ਸੁੰਨੇ ਅਲਖ ਅਪਾਰ ਨਿਰਾਲਮੁ ਸੁੰਨੇ ਤਾੜੀ ਲਾਇਦਾ ॥੫॥ ਸੁੰਨਹੁ ਧਰਤਿ ਅਕਾਸੁ ਉਪਾਏ ਬਿਨੁ ਥੰਮਾ ਰਾਖੇ ਸਚੁ ਕਲ ਪਾਏ ਤ੍ਰਿਭਵਣ ਸਾਜਿ ਮੇਖੁਲੀ ਮਾਇਆ ਆਪਿ ਉਪਾਇ ਖਪਾਇਦਾ ॥੬॥ ਸੁੰਨਹੁ ਖਾਣੀ ਸੁੰਨਹੁ ਬਾਣੀ ਸੁੰਨਹੁ ਉਪਜੀ ਸੁੰਨਿ ਸਮਾਣੀ ਉਤਭੁਜੁ ਚਲਤੁ ਕੀਆ ਸਿਰਿ ਕਰਤੈ ਬਿਸਮਾਦੁ ਸਬਦਿ ਦੇਖਾਇਦਾ ॥੭॥ ਸੁੰਨਹੁ ਰਾਤਿ ਦਿਨਸੁ ਦੁਇ ਕੀਏ ਓਪਤਿ ਖਪਤਿ ਸੁਖਾ ਦੁਖ ਦੀਏ ਸੁਖ ਦੁਖ ਹੀ ਤੇ ਅਮਰੁ ਅਤੀਤਾ ਗੁਰਮੁਖਿ ਨਿਜ ਘਰੁ ਪਾਇਦਾ ॥੮॥ ਸਾਮ ਵੇਦੁ ਰਿਗੁ ਜੁਜਰੁ ਅਥਰਬਣੁ

ਬ੍ਰਹਮੇ ਮੁਖਿ ਮਾਇਆ ਹੈ ਤ੍ਰੈ ਗੁਣ ਤਾ ਕੀ ਕੀਮਤਿ ਕਹਿ ਨ ਸਕੈ ਕੋ ਤਿਉ ਬੋਲੇ ਜਿਉ ਬੋਲਾਇਦਾ ॥੯॥ ਸੁੰਨਹੁ ਸਪਤ ਪਾਤਾਲ ਉਪਾਏ ਸੁੰਨਹੁ ਭਵਣ ਰਖੇ ਲਿਵ ਲਾਏ ਆਪੇ ਕਾਰਣੁ ਕੀਆ ਅਪਰੰਪਰਿ ਸਭੁ ਤੇਰੋ ਕੀਆ ਕਮਾਇਦਾ ॥੧੦॥ ਰਜ ਤਮ ਸਤ ਕਲ ਤੇਰੀ ਛਾਇਆ ਜਨਮ ਮਰਣ ਹਉਮੈ ਦੁਖੁ ਪਾਇਆ ਜਿਸ ਨੋ ਕ੍ਰਿਪਾ ਕਰੇ ਹਰਿ ਗੁਰਮੁਖਿ ਗੁਣਿ ਚਉਥੈ ਮੁਕਤਿ ਕਰਾਇਦਾ ॥੧੧॥ ਸੁੰਨਹੁ ਉਪਜੇ ਦਸ ਅਵਤਾਰਾ ਸ੍ਰਿਸਟਿ ਉਪਾਇ ਕੀਆ ਪਾਸਾਰਾ ਦੇਵ ਦਾਨਵ ਗਣ ਗੰਧਰਬ ਸਾਜੇ ਸਭਿ ਲਿਖਿਆ ਕਰਮ ਕਮਾਇਦਾ ॥੧੨॥ ਗੁਰਮੁਖਿ ਸਮਝੈ ਰੋਗੁ ਨ ਹੋਈ ਇਹ ਗੁਰ ਕੀ ਪਉੜੀ ਜਾਣੈ ਜਨੁ ਕੋਈ ਜੁਗਹ ਜੁਗੰਤਰਿ ਮੁਕਤਿ ਪਰਾਇਣ ਸੋ ਮੁਕਤਿ ਭਇਆ ਪਤਿ ਪਾਇਦਾ ॥੧੩॥ ਪੰਚ ਤਤੁ ਸੁੰਨਹੁ ਪਰਗਾਸਾ ਦੇਹ ਸੰਜੋਗੀ ਕਰਮ ਅਭਿਆਸਾ ਬੁਰਾ ਭਲਾ ਦੁਇ ਮਸਤਕਿ ਲੀਖੇ ਪਾਪੁ ਪੁੰਨੁ ਬੀਜਾਇਦਾ ॥੧੪॥ ਊਤਮ ਸਤਿਗੁਰ ਪੁਰਖ ਨਿਰਾਲੇ ਸਬਦਿ ਰਤੇ ਹਰਿ ਰਸਿ ਮਤਵਾਲੇ ਰਿਧਿ ਬੁਧਿ ਸਿਧਿ ਗਿਆਨੁ ਗੁਰੂ ਤੇ ਪਾਈਐ ਪੂਰੈ ਭਾਗਿ ਮਿਲਾਇਦਾ ॥੧੫॥ ਇਸੁ ਮਨ ਮਾਇਆ ਕਉ ਨੇਹੁ ਘਨੇਰਾ ਕੋਈ ਬੂਝਹੁ ਗਿਆਨੀ ਕਰਹੁ ਨਿਬੇਰਾ ਆਸਾ ਮਨਸਾ ਹਉਮੈ ਸਹਸਾ ਨਰੁ ਲੋਭੀ ਕੂੜੁ ਕਮਾਇਦਾ ॥੧੬॥ ਸਤਿਗੁਰ ਤੇ ਪਾਏ ਵੀਚਾਰਾ ਸੁੰਨ ਸਮਾਧਿ ਸਚੇ ਘਰ ਬਾਰਾ ਨਾਨਕ ਨਿਰਮਲ ਨਾਦੁ ਸਬਦ ਧੁਨਿ ਸਚੁ ਰਾਮੈ ਨਾਮਿ ਸਮਾਇਦਾ ॥੧੭॥੫॥੧੭॥ ਮਾਰੂ ਮਹਲਾ ੧ ॥

ਜਹ ਦੇਖਾ ਤਹ ਦੀਨ ਦਇਆਲਾ ਆਇ ਨ ਜਾਈ ਪ੍ਰਭੁ ਕਿਰਪਾਲਾ ਜੀਆ ਅੰਦਰਿ ਜੁਗਤਿ ਸਮਾਈ ਰਹਿਓ ਨਿਰਾਲਮੁ ਰਾਇਆ ॥੧॥ ਜਗੁ ਤਿਸ ਕੀ ਛਾਇਆ ਜਿਸੁ ਬਾਪੁ ਨ ਮਾਇਆ ਨਾ ਤਿਸੁ ਭੈਣ ਨ ਭਰਾਉ ਕਮਾਇਆ ਨਾ ਤਿਸੁ ਓਪਤਿ ਖਪਤਿ ਕੁਲ ਜਾਤੀ ਓਹੁ ਅਜਰਾਵਰੁ ਮਨਿ ਭਾਇਆ ॥੨॥ ਤੂ ਅਕਾਲ ਪੁਰਖੁ ਨਾਹੀ ਸਿਰਿ ਕਾਲਾ ਤੂ ਪੁਰਖੁ ਅਲੇਖ ਅਗੰਮ ਨਿਰਾਲਾ ਸਤ ਸੰਤੋਖਿ ਸਬਦਿ ਅਤਿ ਸੀਤਲੁ ਸਹਜ ਭਾਇ ਲਿਵ ਲਾਇਆ ॥੩॥ ਤ੍ਰੈ ਵਰਤਾਇ ਚਉਥੈ ਘਰਿ ਵਾਸਾ ਕਾਲ ਬਿਕਾਲ ਕੀਏ ਇਕ ਗ੍ਰਾਸਾ ਨਿਰਮਲ ਜੋਤਿ ਸਰਬ ਜਗਜੀਵਨੁ ਗੁਰਿ ਅਨਹਦ ਸਬਦਿ ਦਿਖਾਇਆ ॥੪॥ ਊਤਮ ਜਨ ਸੰਤ ਭਲੇ ਹਰਿ ਪਿਆ

ਰੇ॥ਹਰਿਰਸਿਮਾਤੇਪਾਰਿਉਤਾਰੇ॥ਨਦਰਿਕਰੇਣਸੰਤਜਨਾਸੰਗਤਿਹਰਿਗੁਰਪਰਸਾਦੀ
ਪਾਇਆ॥੫॥ਤੂਅੰਤਰਜਾਮੀਜੀਅਸਭਿਤੇਰੇ॥ਤੂਦਾਤਾਹਮਸੇਵਕਤੇਰੇ॥ਅੰਮ੍ਰਿ
ਤਨਾਮੁਕ੍ਰਿਪਾਕਰਿਦੀਜੈਗੁਰਿਗਿਆਨਰਤਨੁਦੀਪਾਇਆ॥੬॥ਪੰਚਤਤੁਮਿਲਿ
ਇਹੁਤਨੁਕੀਆ॥ਆਤਮਰਾਮੁਪਾਏਸੁਖੁਥੀਆ॥ਕਰਮਕਰਤੂਤਿਅੰਮ੍ਰਿਤਫਲੁ
ਲਾਗਾਹਰਿਨਾਮਰਤਨੁਮਨਿਪਾਇਆ॥੭॥ਨਾਤਿਸੁਭੂਖਪਿਆਸਮਨੁਮਾਨਿਆ॥
ਸਰਬਨਿਰੰਜਨੁਘਟਿਘਟਿਜਾਨਿਆ॥ਅੰਮ੍ਰਿਤਰਸਿਰਾਤਾਕੇਵਲਬੈਰਾਗੀਗੁਰ
ਮਤਿਭਾਇਸੁਭਾਇਆ॥੮॥ਅਧਿਆਤਮਕਰਮਕਰੇਦਿਨੁਰਾਤੀ॥ਨਿਰਮਲਜੋ
ਤਿਨਿਰੰਤਰਿਜਾਤੀ॥ਸਬਦੁਰਸਾਲੁਰਸਨਰਸਿਰਸਨਾਬੇਣੁਰਸਾਲੁਵਜਾਇਆ
॥੯॥ਬੇਣੁਰਸਾਲਵਜਾਵੈਸੋਈ॥ਜਾਕੀਤ੍ਰਿਭਵਣਸੋਝੀਹੋਈ॥ਨਾਨਕਬੂਝੁ
ਇਹਬਿਧਿਗੁਰਮਤਿਹਰਿਰਾਮਨਾਮਿਲਿਵਲਾਇਆ॥੧੦॥ਐਸੇਜਨਵਿਰਲੇ
ਸੰਸਾਰੇ॥ਗੁਰਸਬਦੁਵੀਚਾਰਹਿਰਹਹਿਨਿਰਾਰੇ॥ਆਪਿਤਰਹਿਸੰਗਤਿਕੁਲਤਾਰ
ਹਿਤਿਨਸਫਲਜਨਮੁਜਗਿਆਇਆ॥੧੧॥ਘਰੁਦਰੁਮੰਦਰੁਜਾਣੈਸੋਈ॥ਜਿ
ਸੁਪੂਰੇਗੁਰਤੇਸੋਝੀਹੋਈ॥ਕਾਇਆਗੜ੍ਹਮਹਲਮਹਲੀਪ੍ਰਭੁਸਾਚਾਸਚੁਸਾ
ਤਖਤੁਰਚਾਇਆ॥੧੨॥ਚਤੁਰਦਸਹਾਟਦੀਵੇਦੁਇਸਾਖੀ॥ਸੇਵਕਪੰਚਨਾ
ਬਿਖੁਚਾਖੀ॥ਅੰਤਰਿਵਸਤੁਅਨੂਪਨਿਰਮੋਲਕਗੁਰਿਮਿਲਿਐਹਰਿਧਨੁਪਾ
ਇਆ॥੧੩॥ਤਖਤਿਬਹੈਤਖਤੈਕੀਲਾਇਕ॥ਪੰਚਸਮਾਏਗੁਰਮਤਿਪਾਇਕ॥
ਆਦਿਜੁਗਾਦੀਹੈਭੀਹੋਸੀ॥ਸਹਸਾਭਰਮੁਚੁਕਾਇਆ॥੧੪॥ਤਖਤਿਸਲਾਮੁਹੋ
ਵੈਦਿਨੁਰਾਤੀ॥ਇਹੁਸਾਚੁਵਡਾਈਗੁਰਮਤਿਲਿਵਜਾਤੀ॥ਨਾਨਕਰਾਮੁਜਪਹੁਤ
ਰੁਤਾਰੀਹਰਿਅੰਤਿਸਖਾਈਪਾਇਆ॥੧੫॥੧॥੧੮॥ਮਾਰੂਮਹਲਾ੧॥
ਹਰਿਧਨੁਸੰਚਹੁਰੇਜਨਭਾਈ॥ਸਤਿਗੁਰਸੇਵਿਰਹਹੁਸਰਣਾਈ॥ਤਸਕਰੁਚੋਰਨ
ਲਾਗੈਤਾਕਉਧੁਨਿਉਪਜੈਸਬਦਿਜਗਾਇਆ॥੧॥ਤੂਏਕੰਕਾਰੁਨਿਰਾਲਮੁਰਾ
ਜਾ॥ਤੂਆਪਿਸਵਾਰਹਿਜਨਕੇਕਾਜਾ॥ਅਮਰੁਅਡੋਲੁਅਪਾਰੁਅਮੋਲਕੁਹਰਿਅ
ਥਿਰਥਾਨਿਸੁਹਾਇਆ॥੨॥ਦੇਹੀਨਗਰੀਊਤਮਥਾਨਾ॥ਪੰਚਲੋਕਵਸਹਿਪਰਧਾ

ਨਾ॥ਊਪਰਿਏਕੰਕਾਰੁਨਿਰਾਲਮੁਸੁੰਨਸਮਾਧਿਲਗਾਇਆ॥੩॥ਦੇਹੀਨਗਰੀਨਉਦਰ
ਵਾਜੇ॥ਸਿਰਿਸਿਰਿਕਰਣੈਧਾਰੈਸਾਜੇ॥ਦਸਵੈਪੁਰਖੁਅਤੀਤੁਨਿਰਾਲਾਆਪੇਅਲਖੁ
ਲਖਾਇਆ॥੪॥ਪੁਰਖੁਅਲੇਖੁਸਚੇਦੀਵਾਨਾ॥ਹੁਕਮਿਚਲਾਏਸਚੁਨੀਸਾਨਾ॥ਨਾਨਕ
ਖੋਜਿਲਹਹੁਘਰੁਅਪਨਾਹਰਿਆਤਮਰਾਮਨਾਮੁਪਾਇਆ॥੫॥ਸਰਬਨਿਰੰਜਨਪੁਰ
ਖੁਸੁਜਾਨਾ॥ਅਦਲੁਕਰੇਗੁਰਗਿਆਨਸਮਾਨਾ॥ਕਾਮੁਕ੍ਰੋਧੁਲੈਗਰਦਨਿਮਾਰੇਹਉਮੈਲੋ
ਭੁਚੁਕਾਇਆ॥੬॥ਸਚੈਥਾਨਿਵਸੈਨਿਰੰਕਾਰਾ॥ਆਪਿਪਛਾਣੈਸਬਦੁਵੀਚਾਰਾ॥ਸ
ਚੈਮਹਲਿਨਿਵਾਸੁਨਿਰੰਤਰਿਆਵਣਜਾਣੁਚੁਕਾਇਆ॥੭॥ਨਾਮਨੁਚਲੈਨਪਉਣੁਉ
ਡਾਵੈ॥ਜੋਗੀਸਬਦੁਅਨਾਹਦੁਵਾਵੈ॥ਪੰਚਸਬਦਝੁਣਕਾਰੁਨਿਰਾਲਮੁਪ੍ਰਭਿਆਪੇਵ
ਇਸੁਣਾਇਆ॥੮॥ਭਉਬੈਰਾਗਾਸਹਜਿਸਮਾਤਾ॥ਹਉਮੈਤਿਆਗੀਅਨਹਦਿ
ਰਾਤਾ॥ਅੰਜਨੁਸਾਰਿਨਿਰੰਜਨੁਜਾਣੈਸਰਬਨਿਰੰਜਨੁਰਾਇਆ॥੯॥ਦੁਖਭੈਭੰਜਨੁਪ੍ਰ
ਭੁਅਬਿਨਾਸੀ॥ਰੋਗਕਟੇਕਾਟੀਜਮਫਾਸੀ॥ਨਾਨਕਹਰਿਪ੍ਰਭੁਸੋਭਉਭੰਜਨੁਗੁਰਿਮਿ
ਲਿਐਹਰਿਪ੍ਰਭੁਪਾਇਆ॥੧੦॥ਕਾਲੈਕਵਲੁਨਿਰੰਜਨੁਜਾਣੈ॥ਬੂਝੈਕਰਮੁਸੁਸਬ
ਦੁਪਛਾਣੈ॥ਆਪੇਜਾਣੈਆਪਿਪਛਾਣੈਸਭੁਤਿਸਕਾਚੋਜੁਸਬਾਇਆ॥੧੧॥ਆਪੇ
ਸਾਹੁਆਪੇਵਣਜਾਰਾ॥ਆਪੇਪਰਖੇਪਰਖਣਹਾਰਾ॥ਆਪੇਕਸਿਕਸਵਟੀਲਾਏ
ਆਪੇਕੀਮਤਿਪਾਇਆ॥੧੨॥ਆਪਿਦਇਆਲਿਦਇਆਪ੍ਰਭਿਧਾਰੀ॥ਘਟਿਘ
ਟਿਰਵਿਰਹਿਆਬਨਵਾਰੀ॥ਪੁਰਖੁਅਤੀਤੁਵਸੈਨਿਹਕੇਵਲੁਗੁਰਪੁਰਖੇਪੁਰਖੁਮਿਲ
ਇਆ॥੧੩॥ਪ੍ਰਭੁਦਾਨਾਬੀਨਾਗਰਬੁਗਵਾਏ॥ਦੂਜਾਮੇਟੈਏਕੁਦਿਖਾਏ॥ਆਸਾਮਾ
ਹਿਨਿਰਾਲਮੁਜੋਨੀਅਕੁਲਨਿਰੰਜਨੁਗਾਇਆ॥੧੪॥ਹਉਮੈਮੇਟਿਸਬਦਿਸੁਖੁਹੋਈ
॥ਆਪੁਵੀਚਾਰੇਗਿਆਨੀਸੋਈ॥ਨਾਨਕਹਰਿਜਸੁਹਰਿਗੁਣਲਾਹਾਸਤਸੰਗਤਿਸਚੁ
ਫਲੁਪਾਇਆ॥੧੫॥੨॥੧੯॥ਮਾਰੂਮਹਲਾ੧॥ ॥ਸਚੁਕਹਹੁਸਚੈਘਰਿਰਹਣਾ॥
ਜੀਵਤੁਮਰਹੁਭਵਜਲੁਜਗੁਤਰਣਾ॥ਗੁਰੁਬੋਹਿਥੁਗੁਰੁਬੇੜੀਤੁਲਹਾਮਨਹਰਿਜਪਿਪ
ਰਿਲੰਘਾਇਆ॥੧॥ਹਉਮੈਮਮਤਾਲੋਭਬਿਨਾਸਨੁ॥ਨਉਦਰਮੁਕਤੇਦਸਵੈਆਸਨੁ॥
ਊਪਰਿਪਰੈਪਰੈਅਪਰੰਪਰੁਜਿਨਿਆਪੇਆਪੁਉਪਾਇਆ॥੨॥ਗੁਰਮਤਿਲੇਵਹੁ

ਰਿਥਿਵਤਰੀਐ॥ਅਕਲੁਗਾਇਜਮਤੇਕਿਆਡਰੀਐ॥ਜਤਜਤਦੇਖਉਤਤਤ
ਤੁਮਹੀਅਵਰੁਨਦੂਤੀਆਗਾਇਆ॥੩॥ਸਚੁਹਰਿਨਾਮੁਸਚੁਹੈਸਰਣਾ॥ਸਚੁਗੁਰ
ਸਬਦੁਜਿਤੈਲਗਿਤਰਣਾ॥ਅਕਥੁਕਥੈਦੇਖੈਅਪਰੰਪਰੁਫੁਨਿਗਰਭਿਨਜੋਨੀਜਾਇਆ
॥੪॥ਸਚੁਬਿਨੁਸਤੁਸੰਤੋਖੁਨਪਾਵੈ॥ਬਿਨੁਗੁਰਮੁਕਤਿਨਆਵੈਜਾਵੈ॥ਮੂਲਮੰਤ੍ਰੁ
ਹਰਿਨਾਮੁਰਸਾਇਣੁਕਹੁਨਾਨਕਪੂਰਾਪਾਇਆ॥੫॥ਸਚੁਬਿਨੁਭਵਜਲੁਜਾਇਨ
ਤਰਿਆ॥ਏਹੁਸਮੁੰਦੁਅਥਾਹੁਮਹਾਬਿਖੁਭਰਿਆ॥ਰਹੈਅਤੀਤੁਗੁਰਮਤਿਲੇਊਪਰਿ
ਹਰਿਨਿਰਭਉਕੈਘਰਿਪਾਇਆ॥੬॥ਝੂਠੀਜਗਹਿਤਕੀਚਤੁਰਾਈ॥ਬਿਲਮਨ
ਲਾਗੈਆਵੈਜਾਈ॥ਨਾਮੁਵਿਸਾਰਿਚਲਹਿਅਭਿਮਾਨੀਉਪਜੈਬਿਨਸਿਖਪਾਇਆ॥
੭॥ਉਪਜਹਿਬਿਨਸਹਿਬੰਧਨਬੰਧੇ॥ਹਉਮੈਮਾਇਆਕੇਗਲਿਫੰਧੇ॥ਜਿਸੁਰਾਮਨਾਮੁ
ਨਾਹੀਮਤਿਗੁਰਮਤਿਸੋਜਮਪੁਰਿਬੰਧਿਚਲਾਇਆ॥੮॥ਗੁਰਬਿਨੁਮੋਖਮੁਕਤਿ
ਕਿਉਪਾਈਐ॥ਬਿਨੁਗੁਰਰਾਮਨਾਮੁਕਿਉਧਿਆਈਐ॥ਗੁਰਮਤਿਲੇਹੁਤਰਹੁ
ਦੁਤਰੁਮੁਕਤਿਭਏਸੁਖੁਪਾਇਆ॥੯॥ਗੁਰਮਤਿਕ੍ਰਿਸਨਿਗੋਵਰਧਨਧਾਰੇ॥ਗੁਰ
ਮਤਿਸਾਇਰਿਪਾਹਣਤਾਰੇ॥ਗੁਰਮਤਿਲੇਹੁਪਰਮਪਦੁਪਾਈਐਨਾਨਕਗੁਰਿਭ੍ਰਮੁਚੁਕਾ
ਇਆ॥੧੦॥ਗੁਰਮਤਿਲੇਹੁਤਰਹੁਸਚੁਤਾਰੀ॥ਆਤਮਚੀਨਹੁਰਿਦੈਮੁਰਾਰੀ॥ਜਮ
ਕੇਫਾਹੇਕਾਟਹਿਹਰਿਜਪਿਅਕੁਲਨਿਰੰਜਨੁਪਾਇਆ॥੧੧॥ਗੁਰਮਤਿਪੰਚਸਖੇਗੁ
ਰਭਾਈ॥ਗੁਰਮਤਿਅਗਨਿਨਿਵਾਰਿਸਮਾਈ॥ਮਨਿਮੁਖਿਨਾਮੁਜਪਹੁਜਗਜੀਵਨੁ
ਰਿਦਅੰਤਰਿਅਲਖੁਲਖਾਇਆ॥੧੨॥ਗੁਰਮੁਖਿਬੂਝੈਸਬਦਿਪਤੀਜੈ॥ਉਸਤਤਿ
ਨਿੰਦਾਕਿਸਕੀਕੀਜੈ॥ਚੀਨਹੁਆਪੁਜਪਹੁਜਗਦੀਸਰੁਹਰਿਜਗੰਨਾਥੁਮਨਿਭਾਇਆ
॥੧੩॥ਜੋਬ੍ਰਹਮੰਡਿਖੰਡਿਸੋਜਾਣਹੁ॥ਗੁਰਮੁਖਿਬੂਝਹੁਸਬਦਿਪਛਾਣਹੁ॥ਘਟਿ
ਘਟਿਭੋਗੇਭੋਗਣਹਾਰਾਰਹੈਅਤੀਤੁਸਬਾਇਆ॥੧੪॥ਗੁਰਮਤਿਬੋਲਹੁਹਰਿਜਸੁ
ਸੂਚਾ॥ਗੁਰਮਤਿਆਖੀਦੇਖਹੁਊਚਾ॥ਸ੍ਰਵਣੀਨਾਮੁਸੁਣੈਹਰਿਬਾਣੀਨਾਨਕਹਰਿ
ਰੰਗਿਰੰਗਾਇਆ॥੧੫॥੩॥੨੦॥ਆਸਾਮਹਲਾ੧॥ ਕਾਮੁਕ੍ਰੋਧੁਪਰਹਰੁਪਰਨਿੰਦਾ॥
ਲਬੁਲੋਭੁਤਜਿਹੋਹੁਨਿਚਿੰਦਾ॥ਭ੍ਰਮਕਾਸੰਗਲੁਤੋੜਿਨਿਰਾਲਾਹਰਿ

ਅੰਤਰਿਹਰਿਰਸੁਪਾਇਆ॥੧॥ਨਿਸਿਦਾਮਨਿਜਿਉਚਮਕਿਚੰਦਾਇਣੁਦੇਖੈ॥ਅ
ਹਿਨਿਸਿਜੋਤਿਨਿਰੰਤਰਿਪੇਖੈ॥ਆਨੰਦਰੂਪੁਅਨੂਪੁਸਰੂਪਾਗੁਰਿਪੂਰੈਦੇਖਾਇਆ॥
੨॥ਸਤਿਗੁਰਮਿਲਹੁਆਪੇਪ੍ਰਭੁਤਾਰੇ॥ਸਸਿਘਰਿਸੂਰੁਦੀਪਕੁਗੈਣਾਰੇ॥ਦੇਖਿਅ
ਦਿਸਟੁਰਹਹੁਲਿਵਲਾਗੀਸਭੁਤ੍ਰਿਭਵਣਿਬ੍ਰਹਮੁਸਬਾਇਆ॥੩॥ਅੰਮ੍ਰਿਤਰ
ਸੁਪਾਏਤ੍ਰਿਸਨਾਭਉਜਾਏ॥ਅਨਭਉਪਦੁਪਾਵੈਆਪੁਗਵਾਏ॥ਊਚੀਪਦਵੀਊ
ਚੋਊਚਾਨਿਰਮਲਸਬਦੁਕਮਾਇਆ॥੪॥ਅਦ੍ਰਿਸਟਅਗੋਚਰੁਨਾਮੁਅਪਾਰਾ॥ਅ
ਤਿਰਸੁਮੀਠਾਨਾਮੁਪਿਆਰਾ॥ਨਾਨਕਕਉਜੁਗਿਜੁਗਿਹਰਿਜਸੁਦੀਜੈਹਰਿਜਪੀਐ
ਅੰਤੁਨਪਾਇਆ॥੫॥ਅੰਤਰਿਨਾਮੁਪਰਾਪਤਿਹੀਰਾ॥ਹਰਿਜਪਤੇਮਨੁਮਨਤੇਧੀਰਾ॥
ਦੁਘਟਘਟਭਉਭੰਜਨੁਪਾਈਐਬਾਹੁੜਿਜਨਮਿਨਜਾਇਆ॥੬॥ਭਗਤਿਹੇਤਿਗੁ
ਰਸਬਦਿਤਰੰਗਾ॥ਹਰਿਜਸੁਨਾਮੁਪਦਾਰਥੁਮੰਗਾ॥ਹਰਿਭਾਵੈਗੁਰਮੇਲਿਮਿਲਾਏਹ
ਰਿਤਾਰੇਜਗਤੁਸਬਾਇਆ॥੭॥ਜਿਨਿਜਪੁਜਪਿਓਸਤਿਗੁਰਮਤਿਵਾਕੇ॥ਜਮਕੰਕ
ਰਕਾਲੁਸੇਵਕਪਗਤਾਕੇ॥ਊਤਮਸੰਗਤਿਗਤਿਮਿਤਿਊਤਮਜਗੁਭਉਜਲੁਪਾਰਿ
ਤਰਾਇਆ॥੮॥ਇਹੁਭਵਜਲੁਜਗਤੁਸਬਦਿਗੁਰਤਰੀਐ॥ਅੰਤਰਕੀਦੁਬਿਧ
ਅੰਤਰਿਜਰੀਐ॥ਪੰਚਬਾਣਲੇਜਮਕਉਮਾਰੈਗਗਨੰਤਰਿਧਣਖੁਚੜਾਇਆ॥
੯॥ਸਾਕਤਨਰਿਸਬਦਸੁਰਤਿਕਿਉਪਾਈਐ॥ਸਬਦਸੁਰਤਿਬਿਨੁਆਈਐਜਾਈ
ਐ॥ਨਾਨਕਗੁਰਮੁਖਿਮੁਕਤਿਪਰਾਇਣੁਹਰਿਪੂਰੈਭਾਗਿਮਿਲਾਇਆ॥੧੦॥ਨਿਰ
ਭਉਸਤਿਗੁਰੁਹੈਰਖਵਾਲਾ॥ਭਗਤਿਪਰਾਪਤਿਗੁਰਗੋਪਾਲਾ॥ਧੁਨਿਅਨੰਦਅ
ਨਾਹਦੁਵਾਜੈਗੁਰਸਬਦਿਨਿਰੰਜਨੁਪਾਇਆ॥੧੧॥ਨਿਰਭਉਸੋਸਿਰਿਨਾਹੀਲੇਖਾ
॥ਆਪਿਅਲੇਖੁਕੁਦਰਤਿਹੈਦੇਖਾ॥ਆਪਿਅਤੀਤੁਅਜੋਨੀਸੰਭਉਨਾਨਕਗੁਰਮ
ਤਿਸੋਪਾਇਆ॥੧੨॥ਅੰਤਰਕੀਗਤਿਸਤਿਗੁਰੁਜਾਣੈ॥ਸੋਨਿਰਭਉਗੁਰਸਬਦਿ
ਪਛਾਣੈ॥ਅੰਤਰੁਦੇਖਿਨਿਰੰਤਰਿਬੂਝੈਅਨਤਨਮਨੁਡੋਲਾਇਆ॥੧੩॥ਨਿਰਭ
ਉਸੋਅਭਅੰਤਰਿਵਸਿਆ॥ਅਹਿਨਿਸਿਨਾਮਿਨਿਰੰਜਨਰਸਿਆ॥ਨਾਨਕਹਰਿਜ
ਸੁਸੰਗਤਿਪਾਈਐਹਰਿਸਹਜੇਸਹਜਿਮਿਲਾਇਆ॥੧੪॥ਅੰਤਰਿਬਾਹਰਿਸੋਪ੍ਰ

ਭੁਜਾਣੈ॥ਰਹੈਅਲਪਤੁਚਲਤੇਧਾਰਿਆਵੈ॥ਉਪਾਰਿਆਦਿਸਰਬਤਿਹੁਲੋਈਸਚੁ
ਨਾਨਕਅੰਮ੍ਰਿਤਰਸੁਪਾਇਆ॥੧੫॥੪॥੨੧॥ਮਾਰੂਮਹਲਾ੧ ॥ਕੁਦਰਤਿ
ਕਰਨੈਹਾਰਅਪਾਰਾ॥ਕੀਤੇਕਾਨਾਹੀਕਿਹੁਚਾਰਾ॥ਜੀਅਉਪਾਇਰਿਜਕੁਦੇਆਪੇਸਿਰਿ
ਸਿਰਿਹੁਕਮੁਚਲਾਇਆ॥੧॥ਹੁਕਮੁਚਲਾਇਰਹਿਆਭਰਿਪੂਰੇ॥ਕਿਸੁਨੇੜੈਕਿਸੁ
ਆਖਾਂਦੂਰੇ॥ਗੁਪਤਪਰਗਟਹਰਿਘਟਿਘਟਿਦੇਖਹੁਵਰਤੈਤਾਕੁਸਬਾਇਆ॥੨॥
ਜਿਸਕਉਮੇਲੇਸੁਰਤਿਸਮਾਏ॥ਗੁਰਸਬਦੀਹਰਿਨਾਮੁਧਿਆਏ॥ਆਨਦਰੂਪਅਨੂ
ਪਅਗੋਚਰਗੁਰਮਿਲਿਐਭਰਮੁਜਾਇਆ॥੩॥ਮਨਤਨਧਨਤੇਨਾਮੁਪਿਆਰਾ॥
ਅੰਤਿਸਖਾਈਚਲਣਵਾਰਾ॥ਮੋਹੁਪਸਾਰਨਹੀਸੰਗਿਬੇਲੀ॥ਬਿਨੁਹਰਿਗੁਰਕਿਨਿਸੁ
ਖੁਪਾਇਆ॥੪॥ਜਿਸਕਉਨਦਰਿਕਰੇਗੁਰੁਪੂਰਾ॥ਸਬਦਿਮਿਲਾਏਗੁਰਮਤਿਸੂਰਾ
॥ਨਾਨਕਗੁਰਕੇਚਰਨਸਰੇਵਹੁਜਿਨਿਭੂਲਾਮਾਰਗਿਪਾਇਆ॥੫॥ਸੰਤਜਨਾਂਹਰਿ
ਧਨੁਜਸੁਪਿਆਰਾ॥ਗੁਰਮਤਿਪਾਇਆਨਾਮੁਤੁਮਾਰਾ॥ਜਾਚਿਕੁਸੇਵਕਰੇਦਰਿਹ
ਰਿਕੇਹਰਿਦਰਗਹਜਸੁਗਾਇਆ॥੬॥ਸਤਿਗੁਰੁਮਿਲੈਤਮਹਲਿਬੁਲਾਏ॥ਸਾ
ਚੀਦਰਗਹਗਤਿਪਤਿਪਾਏ॥ਸਾਕਤਠਉਰਨਾਹੀਹਰਿਮੰਦਰਜਨਮਿਮਰੈਦੁਖੁਪਾਇ
ਆ॥੭॥ਸੇਵਹੁਸਤਿਗੁਰਸਮੁੰਦੁਅਥਾਹਾ॥ਪਾਵਹੁਨਾਮੁਰਤਨੁਧਨੁਲਾਹਾ॥ਬਿ
ਖਿਆਮਲੁਜਾਇਅੰਮ੍ਰਿਤਸਰਿਨਾਵਹੁਗੁਰਸਰਸੰਤੋਖੁਪਾਇਆ॥੮॥ਸਤਿਗੁਰ
ਸੇਵਹੁਸੰਕਨਕੀਜੈ॥ਆਸਾਮਾਹਿਨਿਰਾਸੁਰਹੀਜੈ॥ਸੰਸਾਦੂਖਬਿਨਾਸਨੁਸੇਵਹੁਫਿਰਿ
ਬਾਹੁੜਿਰੋਗੁਨਲਾਇਆ॥੯॥ਸਾਚੇਭਾਵੈਤਿਸੁਵਡੀਆਏ॥ਕਉਨੁਸੁਦੂਜਾਤਿ
ਸੁਸਮਝਾਏ॥ਹਰਿਗੁਰਮੂਰਤਿਏਕਾਵਰਤੈਨਾਨਕਹਰਿਗੁਰਭਾਇਆ॥੧੦॥ਵਾਚ
ਹਿਪੁਸਤਕਵੇਦਪੁਰਾਨਾਂ॥ਇਕਿਬਹਿਸੁਨਹਿਸੁਨਾਵਹਿਕਾਨਾਂ॥ਅਜਗਰਕਪਟੁ
ਕਹਹੁਕਿਉਖੁਲ੍ਹੈਬਿਨੁਸਤਿਗੁਰਤਤੁਨਪਾਇਆ॥੧੧॥ਕਰਹਿਬਿਭੂਤਿਲਗਾਵ
ਹਿਭਸਮੈ॥ਅੰਤਰਿਕ੍ਰੋਧੁਚੰਡਾਲੁਸੁਹਉਮੈ॥ਪਾਖੰਡਿਕੀਨੇਜੋਗੁਨਪਾਈਐਬਿਨੁਸ
ਤਿਗੁਰਅਲਖੁਨਪਾਇਆ॥੧੨॥ਤੀਰਥਵਰਤਨੇਮਕਰਹਿਉਦਿਆਨਾ॥ਜਤੁਸਤੁ
ਸੰਜਮੁਕਥਹਿਗਿਆਨਾ॥ਰਾਮਨਾਮਬਿਨੁਕਿਉਸੁਖੁਪਾਈਐਬਿਨੁਸਤਿਗੁਰਭਰ

ਮੁਨਜਾਇਆ॥੧੩॥ਨਿਉਲੀਕਰਮਭੁਇਅੰਗਮਭਾਠੀ॥ਰੇਚਕਕੁੰਭਕਪੂਰਕਮਨ
ਹਾਠੀ॥ਪਾਖੰਡਧਰਮੁਪ੍ਰੀਤਿਨਹੀਹਰਿਸਉਗੁਰਸਬਦਿਮਹਾਰਸੁਪਾਇਆ॥੧੪॥ ੫੩੫
ਕੁਦਰਤਿਦੇਖਿਰਹੇਮਨੁਮਾਨਿਆ॥ਗੁਰਸਬਦੀਸਭੁਬ੍ਰਹਮੁਪਛਾਨਿਆ॥ਨਾਨਕਆ
ਤਮਰਾਮੁਸਬਾਇਆਗੁਰਿਸਤਿਗੁਰਿਅਲਖੁ
ਲਖਾਇਆ॥੧੫॥੫॥੨੨॥

ਮਾਰੂਸੋਲਹੇਮਹਲਾ੩ ੧ੴਸਤਿਗੁਰਪ੍ਰਸਾਦਿ॥

ਹੁਕਮੀਸਹਜੇਸ੍ਰਿਸਟਿਉਪਾਈ॥ਕਰਿਕਰਿਵੇਖੈਅਪਣੀਵਡਿਆਈ॥ਆਪੇਕਰੇਕ
ਰਾਏਆਪੇਹੁਕਮੇਰਹਿਆਸਮਾਈਹੇ॥੧॥ਮਾਇਆਮੋਹੁਜਗਤੁਗੁਬਾਰਾ॥ਗੁਰਮੁਖਿ
ਬੂਝੈਕੋਵੀਚਾਰਾ॥ਆਪੇਨਦਰਿਕਰੇਸੋਪਾਏਆਪੇਮੇਲਿਮਿਲਾਈਹੇ॥੨॥ਆਪੇਮੇ
ਲੇਦੇਵਡਿਆਈ॥ਗੁਰਪਰਸਾਦੀਕੀਮਤਿਪਾਈ॥ਮਨਮੁਖਿਬਹੁਤੁਫਿਰੈਬਿਲਲਾ
ਦੀਦੂਜੈਭਾਇਖੁਆਈਹੇ॥੩॥ਹਉਮੈਮਾਇਆਵਿਚੇਪਾਈ॥ਮਨਮੁਖਿਭੂਲੇਪਤਿ
ਗਵਾਈ॥ਗੁਰਮੁਖਿਹੋਵੈਸੋਨਾਇਰਾਚੈਸਾਚੈਰਹਿਆਸਮਾਈਹੇ॥੪॥ਗੁਰਤੇਗਿਆ
ਨੁਨਾਮਰਤਨੁਪਾਇਆ॥ਮਨਸਾਮਾਰਿਮਨਮਾਹਿਸਮਾਇਆ॥ਆਪੇਖੇਲਕਰੇਸਭਿ
ਕਰਤਾਆਪੇਦੇਇਬੁਝਾਈਹੇ॥੫॥ਸਤਿਗੁਰੁਸੇਵੇਆਪੁਗਵਾਏ॥ਮਿਲਿਪ੍ਰੀਤਮ
ਸਬਦਿਸੁਖੁਪਾਏ॥ਅੰਤਰਿਪਿਆਰੁਭਗਤੀਰਾਤਾਸਹਜਿਮਤੇਬਣਿਆਈਹੇ॥
੬॥ਦੂਖਨਿਵਾਰਣੁਗੁਰਤੇਜਾਤਾ॥ਆਪਿਮਿਲਿਆਜਗਜੀਵਨੁਦਾਤਾ॥ਜਿਸਨੋ
ਲਾਏਸੋਈਬੂਝੈਭਉਭਰਮੁਸਰੀਰਹੁਜਾਈਹੇ॥੭॥ਆਪੇਗੁਰਮੁਖਿਆਪੇਦੇਵੈ॥ਸਚੈ
ਸਬਦਿਸਤਿਗੁਰੁਸੇਵੈ॥ਜਰਾਜਮੁਤਿਸੁਜੋਹਿਨਸਾਕੈਸਾਚੇਸਿਉਬਣਿਆਈਹੇ॥
੮॥ਤ੍ਰਿਸਨਾਅਗਨਿਜਲੈਸੰਸਾਰਾ॥ਜਲਿਜਲਿਖਪੈਬਹੁਤੁਵਿਕਾਰਾ॥ਮਨਮੁਖੁਠ
ਉਰਨਪਾਏਕਬਹੂਸਤਿਗੁਰਿਬੂਝਬੁਝਾਈਹੇ॥੯॥ਸਤਿਗੁਰੁਸੇਵਨਿਸੇਵਡਭਾਗੀ
॥ਸਚੈਨਾਮਿਸਦਾਲਿਵਲਾਗੀ॥ਅੰਤਰਿਨਾਮੁਰਵਿਆਨਿਹਕੇਵਲੁਤ੍ਰਿਸਨਾਸਬ
ਦਿਬੁਝਾਈਹੇ॥੧੦॥ਸਚਾਸਬਦੁਸਚੀਹੈਬਾਣੀ॥ਗੁਰਮੁਖਿਵਿਰਲੈਕਿਨੈਪਛਾਣੀ
॥ਸਚੇਸਬਦਿਰਤੇਬੈਰਾਗੀਆਵਣੁਜਾਣੁਰਹਾਈਹੇ॥੧੧॥ਸਬਦੁਬੁਝੈਸੋਮੈਲੁਚੁ

ਕਾਏ॥ਨਿਰਮਲਨਾਮੁਵਸੈਮਨਿਆਏ॥ਸਤਿਗੁਰੁਅਪਣਾਸਦਹੀਸੇਵਹਿਹਉਮੈਵਿ
ਚਹੁਜਾਈਹੇ॥੧੨॥ਗੁਰਤੇਬੂਝੈਤਾਦਰੁਸੂਝੈ॥ਨਾਮਵਿਹੂਣਾਕਥਿਕਥਿਲੂਝੈ॥ਸਤਿ
ਗੁਰਸੇਵੇਕੀਵਡਿਆਈਤ੍ਰਿਸਨਾਭੂਖਗਵਾਈਹੇ॥੧੩॥ਆਪੇਆਪਿਮਿਲੈਤਾਬੂਝੈ
ਗਿਆਨਵਿਹੂਣਾਕਿਛੂਨਸੂਝੈ॥ਗੁਰਕੀਦਾਤਿਸਦਾਮਨਅੰਤਰਿਬਾਣੀਸਬਦਿਵਜਾ
ਈਹੇ॥੧੪॥ਜੋਧੁਰਿਲਿਖਿਆਸੁਕਰਮਕਮਾਇਆ॥ਕੋਇਨਮੇਟੈਧੁਰਿਫੁਰਮਾਇਆ
॥ਸਤਸੰਗਤਿਮਹਿਤਿਨਹੀਵਾਸਾਜਿਨਕਉਧੁਰਿਲਿਖਿਪਾਈਹੇ॥੧੫॥ਅਪਣੀਨ
ਦਰਿਕਰੇਸੋਪਾਏ॥ਸਚੈਸਬਦਿਤਾੜੀਚਿਤੁਲਾਏ॥ਨਾਨਕਦਾਸੁਕਹੈਬੇਨੰਤੀਭੀਖਿ
ਆਨਾਮੁਦਰਿਪਾਈਹੇ॥੧੬॥੧॥ਮਾਰੂਮਹਲਾ ੩ ॥ਏਕੋਏਕੁਵਰਤੈਸਭੁਸੋਈ
॥ਗੁਰਮੁਖਿਵਿਰਲਾਬੂਝੈਕੋਈ॥ਏਕੋਰਵਿਰਹਿਆਸਭਅੰਤਰਿਤਿਸੁਬਿਨੁਅਵ
ਰੁਨਕੋਈਹੇ॥੧॥ਲਖਚਉਰਾਸੀਹਜੀਅਉਪਾਏ॥ਗਿਆਨੀਧਿਆਨੀਆਖਿਸੁਣਾ
ਏ॥ਸਭਨਾਰਿਜਕੁਸਮਾਹੇਆਪੇਕੀਮਤਿਹੋਰਨਹੋਈਹੇ॥੨॥ਮਾਇਆਮੋਹੁਅੰਧੁ
ਧਾਰਾ॥ਹਉਮੈਮੇਰਾਪਸਰਿਆਪਾਸਾਰਾ॥ਅਨਦਿਨੁਜਲਤਰਹੈਦਿਨੁਰਾਤੀਗੁਰਬਿ
ਨੁਸਾਂਤਿਨਹੋਈਹੇ॥੩॥ਆਪੇਜੋੜਿਵਿਛੋੜੇਆਪੇ॥ਆਪੇਥਾਪਿਉਥਾਪੇਆਪੇ
ਸਚਾਹੁਕਮੁਸਚਾਪਾਸਾਰਾਹੋਰਨਿਹੁਕਮੁਨਹੋਈਹੇ॥੪॥ਆਪੇਲਾਇਲਏਸੋਲਾਗੈ
॥ਗੁਰਪਰਸਾਦੀਜਮਕਾਭਉਭਾਗੈ॥ਅੰਤਰਿਸਬਦੁਸਦਾਸੁਖਦਾਤਾਗੁਰਮੁਖਿਬੂਝੈ
ਕੋਈਹੇ॥੫॥ਆਪੇਮੇਲੇਮੇਲਿਮਿਲਾਏ॥ਪੁਰਬਿਲਿਖਿਆਸੋਮੇਟਣਾਨਜਾਏ
ਅਨਦਿਨੁਭਗਤਿਕਰੇਦਿਨੁਰਾਤੀਗੁਰਮੁਖਿਸੇਵਾਹੋਈਹੇ॥੬॥ਸਤਿਗੁਰੁਸੇਵਿਸ
ਸੁਖੁਜਾਤਾ॥ਆਪੇਆਇਮਿਲਿਆਸਭਨਾਕਾਦਾਤਾ॥ਹਉਮੈਮਾਰਿਤ੍ਰਿਸਨਾਅਗ
ਨਿਨਿਵਾਰੀਸਬਦੁਚੀਨਿਸੁਖੁਹੋਈਹੇ॥੭॥ਕਾਇਆਕੁਟੰਬੁਮੋਹੁਨਬੂਝੈ॥ਗੁਰਮੁਖਿ
ਹੋਵੈਤਆਖੀਸੂਝੈ॥ਅਨਦਿਨੁਨਾਮੁਰਵੈਦਿਨੁਰਾਤੀਮਿਲਿਪ੍ਰੀਤਮਸੁਖੁਪਾਈ
॥ਮਨਮੁਖਧਾਤੁਦੂਜੈਹੈਲਾਗਾ॥ਜਨਮਤਕੀਨਮੂਓਆਭਾਗਾ॥ਆਵਤਜਾਤਬਿ
ਰਥਾਜਨਮੁਗਵਾਇਆਬਿਨੁਗੁਰਮੁਕਤਿਨਹੋਈਹੇ॥੯॥ਕਾਇਆਕੁਸੁਧਹਉਮੈ
ਮਲੁਲਾਈ॥ਜੇਸਉਧੋਵਹਿਤਾਮੈਲੁਨਜਾਈ॥ਸਬਦਿਧੋਪੈਤਾਹਛੀਹੋਵੈ

ਮੈਲੀਮੂਲਿਨਹੋਈਹੇ॥੧੦॥ਪੰਚਦੂਤਕਾਇਆਸੰਘਾਰਹਿ॥ਮਰਿਮਰਿਜੰਮਹਿਸ
ਬਦੁਨਵੀਚਾਰਹਿ॥ਅੰਤਰਿਮਾਇਆਮੋਹਗੁਬਾਰਾਜਿਉਸੁਪਨੈਸੁਧਿਨਹੋਈਹੇ॥੧੧ ੫੩੬
॥ਇਕਿਪੰਚਾਮਾਰਿਸਬਦਿਹੈਲਾਗੇ॥ਸਤਿਗੁਰੁਆਇਮਿਲਿਆਵਡਭਾਗੇ॥
ਅੰਤਰਿਸਾਚੁਰਵਹਿਰੰਗਿਰਾਤੇਸਹਜਿਸਮਾਵੈਸੋਈਹੇ॥੧੨॥ਗੁਰਕੀਚਾਲਗੁਰੂ
ਤੇਜਾਪੈ॥ਪੂਰਾਸੇਵਕੁਸਬਦਿਸਿਞਾਪੈ॥ਸਦਾਸਬਦੁਰਵੈਘਟਅੰਤਰਿਰਸਨਾ
ਰਸੁਚਾਖੈਸਚੁਸੋਈਹੇ॥੧੩॥ਹਉਮੈਮਾਰੇਸਬਦਿਨਿਵਾਰੇ॥ਹਰਿਕਾਨਾਮੁਰਖੈਉ
ਰਿਧਾਰੇ॥ਏਕਸੁਬਿਨੁਹਉਹੋਰੁਨਜਾਣਾਸਹਜੇਹੋਇਸੁਹੋਈਹੇ॥੧੪॥ਬਿਨੁਸਤਿ
ਗੁਰਸਹਜੁਕਿਨੈਨਹੀਪਾਇਆ॥ਗੁਰਮੁਖਿਬੂਝੈਸਚਿਸਮਾਇਆ॥ਸਚਾਸੇਵਿਸ
ਬਦਿਸਚਿਰਾਤੇਹਉਮੈਸਬਦੇਖੋਈਹੇ॥੧੫॥ਆਪੇਗੁਣਦਾਤਾਬੀਚਾਰੀ॥ਗੁਰ
ਮੁਖਿਦੇਵਹਿਪਕੀਸਾਰੀ॥ਨਾਨਕਨਾਮਿਸਮਾਵਹਿਸਾਚੈਸਾਚੇਤੇਪਤਿਹੋਈਹੇ॥
੧੬॥੨॥ਮਾਰੂਮਹਲਾ ੩ ॥ਜਗਜੀਵਨੁਸਾਚਾਏਕੋਦਾਤਾ॥ਗੁਰਸੇਵਾ
ਤੇਸਬਦਿਪਛਾਤਾ॥ਏਕੋਅਮਰੁਏਕਾਪਤਿਸਾਹੀਜੁਗੁਜੁਗੁਸਿਰਿਕਾਰਬਣਾਈ
ਹੇ॥੧॥ਸੋਜਨੁਨਿਰਮਲੁਜਿਨਿਆਪੁਪਛਾਤਾ॥ਆਪੇਆਇਮਿਲਿਆਸੁਖਦਾ
ਤਾ॥ਰਸਨਾਸਬਦਿਰਤੀਗੁਣਗਾਵੈਦਰਿਸਾਚੈਪਤਿਪਾਈਹੇ॥੨॥ਗੁਰਮੁਖਿਨਾ
ਮਿਮਿਲੈਵਡਿਆਈ॥ਮਨਮੁਖਿਨਿੰਦਕਿਪਤਿਗਵਾਈ॥ਨਾਮਿਰਤੇਪਰਮਹੰਸ
ਬੈਰਾਗੀਨਿਜਘਰਿਤਾੜੀਲਾਈਹੇ॥੩॥ਸਬਦਿਮਰੈਸੋਈਜਨੁਪੂਰਾ॥ਸਤਿ
ਗੁਰੁਆਖਿਸੁਣਾਏਸੂਰਾ॥ਕਾਇਆਅੰਦਰਿਅੰਮ੍ਰਿਤਸਰੁਸਾਚਾਮਨੁਪੀਵੈਭਾ
ਇਸੁਭਾਈਹੇ॥੪॥ਪੜਿਪੰਡਿਤੁਅਵਰਾਸਮਝਾਏ॥ਘਰਜਲਤੇਕੀਖਬਰਿਨ
ਪਾਏ॥ਬਿਨੁਸਤਿਗੁਰਸੇਵੇਨਾਮੁਨਪਾਈਐਪੜਿਥਾਕੇਸਾਂਤਿਨਆਈਹੇ॥੫॥
ਇਕਿਭਸਮਲਗਾਇਫਿਰਹਿਭੇਖਧਾਰੀ॥ਬਿਨੁਸਬਦੈਹਉਮੈਕਿਨਿਮਾਰੀ॥ਅ
ਨਦਿਨੁਜਲਤਰਹਹਿਦਿਨੁਰਾਤੀਭਰਮਿਭੇਖਿਭਰਮਾਈਹੇ॥੬॥ਇਕਿਗਿਰਹਕੁ
ਟੰਬਮਹਿਸਦਾਉਦਾਸੀ॥ਸਬਦਿਮੁਏਹਰਿਨਾਮਿਨਿਵਾਸੀ॥ਅਨਦਿਨੁਸਦਾ
ਰਹਹਿਰੰਗਿਰਾਤੇਭੈਭਾਇਭਗਤਿਚਿਤੁਲਾਈਹੇ॥੭॥ਮਨਮੁਖੁਨਿੰਦਾਕਰਿਕਰਿ

ਵਿਗੁਤਾ॥ਅੰਤਰਿਲੋਭੁਭਉਕੈਜਿਸੁਕੁਤਾ॥ਜਮਕਾਲੁਤਿਸੁਕਦੇਨਛੋਡੈਅੰਤਿਗਇਆ
ਪਛੁਤਾਈਹੇ॥੮॥ਸਚੈਸਬਦਿਸਚੀਪਤਿਹੋਈ॥ਬਿਨੁਨਾਵੈਮੁਕਤਿਨਪਾਵੈਕੋਈ॥ਬਿ
ਨੁਸਤਿਗੁਰਕੋਨਾਉਨਪਾਏਪ੍ਰਭਿਐਸੀਬਣਤਬਣਾਈਹੇ॥੯॥ਇਕਿਸਿਧਸਾਧਿਕਬਹੁ
ਤੁਵੀਚਾਰੀ॥ਇਕਿਅਹਿਨਿਸਿਨਾਮਿਰਤੇਨਿਰੰਕਾਰੀ॥ਜਿਸਨੋਆਪਿਮਿਲਾਏਸੋਬੂਝੈ
ਭਗਤਿਭਾਇਭਉਜਾਈਹੇ॥੧੦॥ਇਸਨਾਨੁਦਾਨੁਕਰਹਿਨਹੀਬੂਝਹਿ॥ਇਕਿਮਨੂਆ
ਮਾਰਿਮਨੈਸਿਉਲੂਝਹਿ॥ਸਾਚੈਸਬਦਿਰਤੇਇਕਰੰਗੀਸਾਚੈਸਬਦਿਮਿਲਾਈਹੇ॥੧੧॥
॥ਆਪੇਸਿਰਜੇਦੇਵਡਿਆਈ॥ਆਪੇਭਾਣੈਦੇਇਮਿਲਾਈ॥ਆਪੇਨਦਰਿਕਰੇਮਨਿ
ਵਸਿਆਮੇਰੈਪ੍ਰਭਿਇਉਫੁਰਮਾਈਹੇ॥੧੨॥ਸਤਿਗੁਰੁਸੇਵਹਿਸੇਜਨਸਾਚੇ॥ਮਨਮੁ
ਖਸੇਵਿਨਜਾਣਨਿਕਾਚੇ॥ਆਪੇਕਰਤਾਕਰਿਕਰਿਵੇਖੈਜਿਉਭਾਵੈਤਿਉਲਾਈਹੇ
॥੧੩॥ਜੁਗਿਜੁਗਿਸਾਚਾਏਕੋਦਾਤਾ॥ਪੂਰੈਭਾਗਿਗੁਰਸਬਦੁਪਛਾਤਾ॥ਸਬਦਿਮਿ
ਲੇਸੇਵਿਛੁੜੇਨਾਹੀਨਦਰੀਸਹਜਿਮਿਲਾਈਹੇ॥੧੪॥ਹਉਮੈਮਾਇਆਮੈਲੁਕਮਾ
ਇਆ॥ਮਰਿਮਰਿਜੰਮਹਿਦੂਜਾਭਾਇਆ॥ਬਿਨੁਸਤਿਗੁਰਸੇਵੇਮੁਕਤਿਨਹੋਈਮ
ਨਿਦੇਖਹੁਲਿਵਲਾਈਹੇ॥੧੫॥ਜੋਤਿਸੁਭਾਵੈਸੋਈਕਰਸੀ॥ਆਪਹੁਹੋਆਨਾਕਿਛੁ
ਹੋਸੀ॥ਨਾਨਕਨਾਮੁਮਿਲੈਵਡਿਆਈਦਰਿਸਾਚੈਪਤਿਪਾਈਹੇ॥੧੬॥੩॥ਮਾਰੂਮਹ
ਲਾ੩ ॥ਜੋਆਇਆਸੋਸਭੁਕੋਜਾਸੀ॥ਦੂਜੈਭਾਇਬਾਧਾਜਮਫਾਸੀ॥ਸਤਿ
ਗੁਰਿਰਾਖੇਸੇਜਨਉਬਰੇਸਾਚੇਸਾਚਿਸਮਾਈਹੇ॥੧॥ਆਪੇਕਰਤਾਕਰਿਕਰਿਵੇਖੈ॥ਜਿ
ਸਨੋਨਦਰਿਕਰੇਸੋਈਜਨੁਲੇਖੈ॥ਗੁਰਮੁਖਿਗਿਆਨੁਤਿਸੁਸਭੁਕਿਛੁਸੂਝੈਅਗਿਆ
ਨੀਅੰਧੁਕਮਾਈਹੇ॥੨॥ਮਨਮੁਖਸਹਸਾਬੂਝਨਪਾਈ॥ਮਰਿਮਰਿਜੰਮੈਜਨਮੁਗਵਾ
ਈ॥ਗੁਰਮੁਖਿਨਾਮਿਰਤੇਸੁਖੁਪਾਇਆਸਹਜੇਸਾਚਿਸਮਾਈਹੇ॥੩॥ਧੰਧੈਧਾਵਤ
ਮਨੁਭਇਆਮਨੂਰਾ॥ਫਿਰਿਹੋਵੈਕੰਚਨੁਭੇਟੈਗੁਰੁਪੂਰਾ॥ਆਪੇਬਖਸਿਲਏਸੁਖੁ
ਪਾਏਪੂਰੈਸਬਦਿਮਿਲਾਈਹੇ॥੪॥ਦੁਰਮਤਿਝੂਠੀਬੁਰੀਬੁਰਿਆਰਿ॥ਅਉਗਣਿ
ਆਰੀਅਉਗਣਿਆਰਿ॥ਕਚੀਮਤਿਫੀਕਾਮੁਖਿਬੋਲੈਦੁਰਮਤਿਨਾਮੁਨਪਾਈਹੇ
॥੫॥ਅਉਗਣਿਆਰੀਕੰਤਨਭਾਵੈ॥ਮਨਕੀਜੂਠੀਜੂਠੁਕਮਾਵੈ॥ਪਿਰਕਾਸਾਉਨਜਾ

ਣੈਮੂਰਖਿਬਿਨੁਗੁਰਬੂਝਨਪਾਈਹੇ॥੬॥ਦੁਰਮਤਿਖੋਟੀਖੋਟੁਕਮਾਵੈ॥ਸੀਗਾਰੁਕਰੇਪਿਰ
ਖਸਮਨਭਾਵੈ॥ਗੁਣਵੰਤੀਸਦਾਪਿਰੁਰਾਵੈਸਤਿਗੁਰਿਮੇਲਿਮਿਲਾਈਹੇ॥੭॥ਆਪੇਹੁ
ਕਮੁਕਰੇਸਭੁਵੇਖੈ॥ਇਕਨਾਬਖਸਿਲਏਧੁਰਿਲੇਖੈ॥ਅਨਦਿਨੁਨਾਮਿਰਤੇਸਚੁਪਾ
ਇਆਆਪੇਮੇਲਿਮਿਲਾਈਹੇ॥੮॥ਹਉਮੈਧਾਤੁਮੋਹਰਸਿਲਾਈ॥ਗੁਰਮੁਖਿਲਿ
ਵਸਾਚੀਸਹਜਿਸਮਾਈ॥ਆਪੇਮੇਲੈਆਪੇਕਰਿਵੇਖੈਬਿਨੁਸਤਿਗੁਰਬੂਝਨਪਾਈਹੇ॥
੯॥ਇਕਿਸਬਦੁਵੀਚਾਰਿਸਦਾਜਨਜਾਗੇ॥ਇਕਿਮਾਇਆਮੋਹਿਸੋਇਰਹੇਅਭਾਗੇ
॥ਆਪੇਕਰੇਕਰਾਏਆਪੇਹੋਰੁਕਰਣਾਕਿਛੂਨਜਾਈਹੇ॥੧੦॥ਕਾਲੁਮਾਰਿਗੁਰਸਬਦਿ
ਨਿਵਾਰੇ॥ਹਰਿਕਾਨਾਮੁਰਖੈਉਰਧਾਰੇ॥ਸਤਿਗੁਰਸੇਵਾਤੇਸੁਖੁਪਾਇਆਹਰਿਕੈਨਾਮਿ
ਸਮਾਈਹੇ॥੧੧॥ਦੂਜੈਭਾਇਫਿਰੈਦੇਵਾਨੀ॥ਮਾਇਆਮੋਹਿਦੁਖਮਾਹਿਸਮਾਨੀ॥
ਬਹੁਤੇਭੇਖਕਰੈਨਹਪਾਏਬਿਨੁਸਤਿਗੁਰਸੁਖੁਨਪਾਈਹੇ॥੧੨॥ਕਿਸਨੋਕਹੀਐਜਾਆ
ਪਿਕਰਾਏ॥ਜਿਤੁਭਾਵੈਤਿਤੁਰਾਹਿਚਲਾਏ॥ਆਪੇਮਿਹਰਵਾਨੁਸੁਖਦਾਤਾਜਿਉਭਾ
ਵੈਤਿਵੈਚਲਾਈਹੇ॥੧੩॥ਆਪੇਕਰਤਾਆਪੇਭੁਗਤਾ॥ਆਪੇਸੰਜਮੁਆਪੇਜੁਗ
ਤਾ॥ਆਪੇਨਿਰਮਲੁਮਿਹਰਵਾਨੁਮਧੁਸੂਦਨੁਜਿਸਦਾਹੁਕਮੁਨਮੇਟਿਆਜਾਈਹੇ॥
੧੪॥ਸੇਵਡਭਾਗੀਜਿਨੀਏਕੋਜਾਤਾ॥ਘਟਿਘਟਿਵਸਿਰਹਿਆਜਗਜੀਵਨੁਦਾਤ
॥ਇਕਥੈਗੁਪਤੁਪਰਗਟੁਹੈਆਪੇਗੁਰਮੁਖਿਭ੍ਰਮੁਭਉਜਾਈਹੇ॥੧੫॥ਗੁਰਮੁਖਿ
ਹਰਿਜੀਉਏਕੋਜਾਤਾ॥ਅੰਤਰਿਨਾਮੁਸਬਦਿਪਛਾਤਾ॥ਜਿਸੁਤੂਦੇਹਿਸੋਈਜਨੁ
ਪਾਏਨਾਨਕਨਾਮਿਵਡਾਈਹੇ॥੧੬॥੪॥ਮਾਰੂਮਹਲਾ੩ ॥ਸਚੁਸਾਲਾ
ਹੀਗਹਿਰਗੰਭੀਰੈ॥ਸਭੁਜਗੁਹੈਤਿਸਹੀਕੈਚੀਰੈ॥ਸਭਿਘਟਭੋਗਵੈਸਦਾਦਿਨੁਰਾਤੀ
ਆਪੇਸੂਖਨਿਵਾਸੀਹੇ॥੧॥ਸਚਾਸਾਹਿਬੁਸਚੀਨਾਈ॥ਗੁਰਪਰਸਾਦੀਮੰਨਿਵਸਾ
ਈ॥ਆਪੇਆਇਵਸਿਆਘਟਅੰਤਰਿਤੂਟੀਜਮਕੀਫਾਸੀਹੇ॥੨॥ਕਿਸੁਸੇਵੀ
ਤੈਕਿਸੁਸਾਲਾਹੀ॥ਸਤਿਗੁਰੁਸੇਵੀਸਬਦਿਸਾਲਾਹੀ॥ਸਚੈਸਬਦਿਸਦਾਮਤਿ
ਊਤਮਅੰਤਰਿਕਮਲੁਪ੍ਰਗਾਸੀਹੇ॥੩॥ਦੇਹੀਕਾਚੀਕਾਗਦਮਿਕਦਾਰਾ॥ਬੂੰਦਪ
ਵੈਬਿਨਸੈਢਹਤਨਲਾਗੈਬਾਰਾ॥ਕੰਚਨਕਾਇਆਗੁਰਮੁਖਿਬੂਝੈਜਿਸੁਅੰਤਰਿ

ਨਾਮੁਨਿਵਾਸੀਹੇ॥੪॥ਸਚਾਚਉਕਾਸੁਰਤਿਕੀਕਾਰਾ॥ਹਰਿਨਾਮੁਭੋਜਨੁਸਚੁਪਿਆ
ਰਾ॥ਸਦਾਤ੍ਰਿਪਤਿਪਵਿਤ੍ਰੁਹੈਪਾਵਨੁਜਿਤੁਘਟਿਹਰਿਨਾਮੁਨਿਵਾਸੀਹੇ॥੫॥ਹ
ਉਤਿਨਬਲਿਹਾਰੀਜੋਸਾਚੈਲਾਗੇ॥ਹਰਿਗੁਣਗਾਵਹਿਅਨਦਿਨੁਜਾਗੇ॥ਸਾ
ਚਾਸੂਖੁਸਦਾਤਿਨਅੰਤਰਿਰਸਨਾਹਰਿਰਸਿਰਾਸੀਹੇ॥੬॥ਹਰਿਨਾਮੁਚੇਤਾਅ
ਵਰੁਨਪੂਜਾ॥ਏਕੋਸੇਵੀਅਵਰੁਨਦੂਜਾ॥ਪੂਰੈਗੁਰਿਸਭੁਸਚੁਦਿਖਾਇਆਸ
ਚੈਨਾਮਿਨਿਵਾਸੀਹੇ॥੭॥ਭ੍ਰਮਿਭ੍ਰਮਿਜੋਨੀਫਿਰਿਫਿਰਿਆਇਆ॥ਆਪਿਭੂ
ਲਾਜਾਖਸਮਿਭੁਲਾਇਆ॥ਹਰਿਜੀਉਮਿਲੈਤਾਗੁਰਮੁਖਿਬੂਝੈਚੀਨੈਸਬ
ਦੁਅਬਿਨਾਸੀਹੇ॥੮॥ਕਾਮਿਕ੍ਰੋਧਿਭਰੇਹਮਅਪਰਾਧੀ॥ਕਿਆਮੁਹੁਲੈਬੋ
ਲਹਨਾਹਮਗੁਣਨਸੇਵਾਸਾਧੀ॥ਡੁਬਦੇਪਾਥਰਮੇਲਿਲੈਹੁਤੁਮਆਪੇਸਾਚੁਨਾਮੁ
ਅਬਿਨਾਸੀਹੇ॥੯॥ਨਾਕੋਈਕਰੇਨਕਰਣੈਜੋਗਾ॥ਆਪੇਕਰਹਿਕਰਾਵਹਿਸੁਹੋ
ਗਾ॥ਆਪੇਬਖਸਿਲੈਹਿਸੁਖੁਪਾਏਸਦਹੀਨਾਮਿਨਿਵਾਸੀਹੇ॥੧੦॥ਇਹੁਤਨੁ
ਧਰਤੀਸਬਦੁਬੀਜਿਅਪਾਰਾ॥ਹਰਿਸਾਚੇਸੇਤੀਵਣਜੁਵਾਪਾਰਾ॥ਸਚੁਧਨੁਜੰ
ਮਿਆਤੋਟਿਨਆਵੈਅੰਤਰਿਨਾਮੁਨਿਵਾਸੀਹੇ॥੧੧॥ਹਰਿਜੀਉਅਵਗਣਿਆ
ਰੇਨੋਗੁਣੁਕੀਜੈ॥ਆਪੇਬਖਸਿਲੈਹਿਨਾਮੁਦੀਜੈ॥ਗੁਰਮੁਖਿਹੋਵੈਸੋਪਤਿਪਾ
ਏਇਕਤੁਨਾਮਿਨਿਵਾਸੀਹੇ॥੧੨॥ਅੰਤਰਿਹਰਿਧਨੁਸਮਝਨਹੋਈ॥ਗੁਰ
ਪਰਸਾਦੀਬੂਝੈਕੋਈ॥ਗੁਰਮੁਖਿਹੋਵੈਸੋਧਨੁਪਾਏਸਦਹੀਨਾਮਿਨਿਵਾਸੀ
ਹੇ॥੧੩॥ਅਨਲਵਾਉਭਰਮਿਭੁਲਾਈ॥ਮਾਇਆਮੋਹਿਸੁਧਿਨਕਾਈ॥
ਮਨਮੁਖਅੰਧੇਕਿਛੂਨਸੂਝੈਗੁਰਮਤਿਨਾਮੁਪ੍ਰਗਾਸੀਹੇ॥੧੪॥ਮਨਮੁਖਹਉਮੈ
ਮਾਇਆਸੂਤੇ॥ਅਪਣਾਘਰੁਨਸਮਾਲਹਿਅੰਤਿਵਿਗੂਤੇ॥ਪਰਨਿੰਦਾਕਰਹਿ
ਬਹੁਚਿੰਤਾਜਾਲੈਦੁਖੇਦੁਖਿਨਿਵਾਸੀਹੇ॥੧੫॥ਆਪੇਕਰਤੈਕਾਰਕਰਾਈ॥ਆ
ਪੇਗੁਰਮੁਖਿਦੇਇਬੁਝਾਈ॥ਨਾਨਕਨਾਮਿਰਤੇਮਨੁਨਿਰਮਲੁਨਾਮੇਨਾਮਿਨਿਵਾਸੀ
ਹੇ॥੧੬॥੫॥ਮਾਰੂਮਹਲਾ ੩ ॥ਏਕੋਸੇਵੀਸਦਾਥਿਰੁਸਾਚਾ॥ਦੂਜੈਲਾ
ਗਾ॥ਸਭੁਜਗੁਕਾਚਾ॥ਗੁਰਮਤੀਸਦਾਸਚੁਸਾਲਾਹੀਸਾਚੇਹੀਸਾਚਿਪਤੀਜੈਹੇ॥

॥ਤੇਰੇਗੁਣਬਹੁਤੇਮੈਏਕੁਨਜਾਤਾ॥ਆਪੇਲਾਇਲਏਜਗਜੀਵਨੁਦਾਤਾ॥ਆਪੇਬਖਸੇ
ਦੇਵਡਿਆਈਗੁਰਮਤਿਇਹੁਮਨੁਭੀਜੈਹੇ॥੨॥ਮਾਇਆਲਹਰਿਸਬਦਿਨਿਵਾਰੀ॥ਇ
ਹੁਮਨੁਨਿਰਮਲੁਹਉਮੈਮਾਰੀ॥ਸਹਜੇਗੁਣਗਾਵੈਰੰਗਿਰਾਤਾਰਸਨਾਰਾਮੁਰਵੀਜੈਹੇ॥੩॥
॥ਮੇਰੀਮੇਰੀਕਰਤਵਿਹਾਣੀ॥ਮਨਮੁਖਿਨਬੂਝੈਫਿਰੈਇਆਣੀ॥ਜਮਕਾਲੁਘੜੀਮੁਹ
ਤੁਨਿਹਾਲੇਅਨਦਿਨੁਆਰਜਾਛੀਜੈਹੇ॥੪॥ਅੰਤਰਿਲੋਭੁਕਰੈਨਹੀਬੂਝੈ॥ਸਿਰਊਪ
ਰਿਜਮਕਾਲੁਨਸੂਝੈ॥ਐਥੈਕਮਾਣਾਸੁਅਗੈਆਇਆਅੰਤਕਾਲਿਕਿਆਕੀਜੈਹੇ॥
੫॥ਜੋਸਚਿਲਾਗੇਤਿਨਸਾਚੀਸੋਇ॥ਦੂਜੈਲਾਗੇਮਨਮੁਖਿਰੋਇ॥ਦੁਹਾਸਿਰਿਆ
ਕਾਖਸਮੁਹੈਆਪੇਆਪੇਗੁਣਮਹਿਭੀਜੈਹੇ॥੬॥ਗੁਰਕੈਸਬਦਿਸਦਾਜਨੁਸੋਹੈ॥ਨਾਮ
ਰਸਾਇਣਿਇਹੁਮਨੁਮੋਹੈ॥ਮਾਇਆਮੋਹਮੈਲੁਪਤੰਗੁਨਲਾਗੈਗੁਰਮਤੀਹਰਿਨਾਮਿਭੀ
ਜੈਹੇ॥੭॥ਸਭਨਾਵਿਚਿਵਰਤੈਇਕੁਸੋਈ॥ਗੁਰਪਰਸਾਦੀਪਰਗਟੁਹੋਈ॥ਹਉਮੈ
ਮਾਰਿਸਦਾਸੁਖੁਪਾਇਆਨਾਇਸਾਚੈਅੰਮ੍ਰਿਤੁਪੀਜੈਹੇ॥੮॥ਕਿਲਬਿਖਦੂਖਨਿ
ਵਾਰਣਹਾਰਾ॥ਗੁਰਮੁਖਿਸੇਵਿਆਸਬਦਿਵੀਚਾਰਾ॥ਸਭੁਕਿਛੁਆਪੇਆਪਿਵਰਤੈ
ਗੁਰਮੁਖਿਤਨੁਮਨੁਭੀਜੈਹੇ॥੯॥ਮਾਇਆਅਗਨਿਜਲੈਸੰਸਾਰੇ॥ਗੁਰਮੁਖਿਨਿਵਾਰੈ
ਸਬਦਿਵੀਚਾਰੇ॥ਅੰਤਰਿਸਾਂਤਿਸਦਾਸੁਖੁਪਾਇਆਗੁਰਮਤੀਨਾਮੁਲੀਜੈਹੇ॥੧੦॥
ਇੰਦ੍ਰਇੰਦ੍ਰਾਸਣਿਬੈਠੇਜਮਕਾਭਉਪਾਵਹਿ॥ਜਮੁਨਛੋਡੈਬਹੁਕਰਮਕਮਾਵਹਿ॥ਸ
ਤਿਗੁਰੁਭੇਟੈਤਾਮੁਕਤਿਪਾਈਐਹਰਿਹਰਿਰਸਨਾਪੀਜੈਹੇ॥੧੧॥ਮਨਮੁਖਿਅੰਤਰਿਭਗ
ਤਿਨਹੋਈ॥ਗੁਰਮੁਖਿਭਗਤਿਸਾਂਤਿਸੁਖੁਹੋਈ॥ਪਵਿਤ੍ਰਪਾਵਨਸਦਾਹੈਬਾਣੀਗੁਰਮ
ਤਿਅੰਤਰੁਭੀਜੈਹੇ॥੧੨॥ਬ੍ਰਹਮਾਬਿਸਨੁਮਹੇਸੁਵੀਚਾਰੀ॥ਤ੍ਰੈਗੁਣਬਧਕਮੁਕਤਿ
ਨਿਰਾਰੀ॥ਗੁਰਮੁਖਿਗਿਆਨੁਏਕੋਹੈਜਾਤਾਅਨਦਿਨੁਨਾਮੁਰਵੀਜੈਹੇ॥੧੩॥ਬੇਦਪੜ
ਹਿਹਰਿਨਾਮੁਨਬੂਝਹਿ॥ਮਾਇਆਕਾਰਣਿਪੜਿਪੜਿਲੂਝਹਿ॥ਅੰਤਰਿਮੈਲੁ
ਅਗਿਆਨੀਅੰਧਾਕਿਉਕਰਿਦੁਤਰੁਤਰੀਜੈਹੇ॥੧੪॥ਬੇਦਬਾਦਸਭਿਆਖਿਵ
ਖਾਣਹਿ॥ਨਅੰਤਰੁਭੀਜੈਨਸਬਦੁਪਛਾਣਹਿ॥ਪੁੰਨੁਪਾਪੁਸਭੁਬੇਦਿਦ੍ਰਿੜਾਇਆ
ਗੁਰਮੁਖਿਅੰਮ੍ਰਿਤੁਪੀਜੈਹੇ॥੧੫॥ਆਪੇਸਾਚਾਏਕੋਸੋਈ॥ਤਿਸੁਬਿਨੁਦੂਜਾਅਵਰੁ

ਨਕੋਈ॥ਨਾਨਕਨਾਮਿਰਤੇਮਨੁਸਾਚਾ॥ਸਚੋਸਚੁਰਵੀਜੈਹੇ॥੧੬॥੨॥ਮਾਰੂਮਹਲਾ੩
॥ਸਚੈਸਚਾਤਖਤੁਰਚਾਇਆ॥ਨਿਜਘਰਿਵਸਿਆਤਿਥੈਮੋਹੁਨਮਾਇ
ਆ॥ਸਦਹੀਸਾਚੁਵਸਿਆਘਟਅੰਤਰਿਗੁਰਮੁਖਿਕਰਣੀਸਾਰੀਹੇ॥੧॥ਸਚਾਸ
ਉਦਾਸਚੁਵਾਪਾਰਾ॥ਨਤਿਥੈਭਰਮੁਨਦੂਜਾਪਸਾਰਾ॥ਸਚਾਧਨੁਖਟਿਆਕਦੇਤੋਟਿ
ਨਆਵੈਬੂਝੈਕੋਵੀਚਾਰੀਹੇ॥੨॥ਸਚੈਲਾਏਸੇਜਨਲਾਗੇ॥ਅੰਤਰਿਸਬਦੁਮਸਤ
ਕਿਵਡਭਾਗੇ॥ਸਚੈਸਬਦਿਸਦਾਗੁਣਗਾਵਹਿਸਬਦਿਰਤੇਵੀਚਾਰੀਹੇ॥੩॥ਸ
ਚੋਸਚਾਸਚੁਸਾਲਾਹੀ॥ਏਕੋਵੇਖਾਦੂਜਾਨਾਹੀ॥ਗੁਰਮਤਿਊਚੋਊਚੀਪਉੜੀਗਿ
ਆਨਿਰਤਨਿਹਉਮੈਮਾਰੀਹੇ॥੪॥ਮਾਇਆਮੋਹੁਸਬਦਿਜਲਾਇਆ॥ਸਚੁਮ
ਨਿਵਸਿਆਜਾਤੁਧੁਭਾਇਆ॥ਸਚੇਕੀਸਭਸਚੀਕਰਣੀਹਉਮੈਤਿਖਾਨਿਵਾਰੀ
॥੫॥ਮਾਇਆਮੋਹੁਸਭੁਆਪੇਕੀਨਾ॥ਗੁਰਮੁਖਿਵਿਰਲੈਕਿਨਹੀਚੀਨਾ॥ਗੁਰਮੁ
ਖਿਹੋਵੈਸੁਸਚੁਕਮਾਵੈਸਾਚੀਕਰਣੀਸਾਰੀਹੇ॥੬॥ਕਾਰਕਮਾਈਜੋਮੇਰੇਪ੍ਰਭਭਾਈ
॥ਹਉਮੈਤ੍ਰਿਸਨਾਸਬਦਿਬੁਝਾਈ॥ਗੁਰਮਤਿਸਦਹੀਅੰਤਰੁਸੀਤਲੁਹਉਮੈਮਾ
ਰਿਨਿਵਾਰੀਹੇ॥੭॥ਸਚਿਲਗੇਤਿਨਸਭੁਕਿਛੁਭਾਵੈ॥ਸਚੈਸਬਦੇਸਾਚਿਸੁਹਾਵੈ
॥ਐਥੈਸਾਚੇਸੇਦਰਿਸਾਚੇਨਦਰੀਨਦਰਿਸਵਾਰੀਹੇ॥੮॥ਬਿਨੁਸਾਚੇਜੋਦੂਜੈਲਾ
ਇਆ॥ਮਾਇਆਮੋਹਦੁਖਸਬਾਇਆ॥ਬਿਨੁਗੁਰਦੁਖੁਸੁਖੁਜਾਪੈਨਾਹੀਮਾਇਆ
ਮੋਹਿਦੁਖੁਭਾਰੀਹੇ॥੯॥ਸਾਚਾਸਬਦੁਜਿਨਾਮਨਿਭਾਇਆ॥ਪੂਰਬਿਲਿਖਿਆ
ਤਿਨੀਕਮਾਇਆ॥ਸਚੋਸੇਵਹਿਸਚੁਧਿਆਵਹਿਸਾਚਿਰਤੇਵੀਚਾਰੀਹੇ॥੧੦॥ਗੁ
ਰਕੀਸੇਵਾਮੀਠੀਲਾਗੀ॥ਅਨਦਿਨੁਸੁਖਸਹਜਿਸਮਾਧੀ॥ਹਰਿਹਰਿਕਰਤਿਆ
ਮਨੁਨਿਰਮਲੁਹੋਆਗੁਰਕੀਸੇਵਪਿਆਰੀਹੇ॥੧੧॥ਸੇਜਨਸੁਖੀਏਸਤਿਗੁਰਿਸ
ਚੇਲਾਏ॥ਆਪੇਭਾਣੇਆਪਿਮਿਲਾਏ॥ਸਤਿਗੁਰਿਰਾਖੇਸੇਜਨਉਬਰੇਹੋਰਮਾ
ਇਆਮੋਹਿਖੁਆਰੀਹੇ॥੧੨॥ਗੁਰਮੁਖਿਸਾਚਾਸਬਦਿਪਛਾਤਾ॥ਨਾਤਿਸੁਕੁਟੰ
ਬੁਨਾਤਿਸੁਮਾਤਾ॥ਏਕੋਏਕੁਰਵਿਆਸਭਅੰਤਰਿਸਭਨਾਜੀਆਕਾਆਧਾਰੀ
ਹੇ॥੧੩॥ਹਉਮੈਮੇਰਾਦੂਜਾਭਾਇਆ॥ਕਿਛੁਨਚਲੈਧੁਰਿਖਸਮਿਲਿਖਿਪਾਇ

ਆ॥ਗੁਰਸਾਚੇਤੇਸਾਚੁਕਮਾਵਹਿਸਚੈਦੂਖਨਿਵਾਰੀਹੇ॥੧੪॥ਜਾਤੂਦੇਹਿਸਦਾਸੁਖੁਪ
ਏ॥ਸਾਚੈਸਬਦੇਸਾਚੁਕਮਾਏ॥ਅੰਦਰੁਸਾਚਾਮਨੁਤਨੁਸਾਚਾਭਗਤਿਭਰੇਭੰਡਾਰੀਹੇ
॥੧੫॥ਆਪੇਵੇਖੈਹੁਕਮਿਚਲਾਏ॥ਅਪਣਾਭਾਣਾਆਪਿਕਰਾਏ॥ਨਾਨਕਨਾਮਿ
ਰਤੇਬੈਰਾਗੀਮਨੁਤਨੁਰਸਨਾਨਾਮਿਸਵਾਰੀਹੇ॥੧੬॥੩॥ਮਾਰੂਮਹਲਾ੩ ॥
ਆਪੇਆਪੁਉਪਾਇਉਪੰਨਾ॥ਸਭਮਹਿਵਰਤੈਏਕੁਪਰਛੰਨਾ॥ਸਭਨਾਸਾਰਕਰੇਜ
ਗਜੀਵਨੁਜਿਨਿਅਪਣਾਆਪੁਪਛਾਤਾਹੇ॥੧॥ਜਿਨਿਬ੍ਰਹਮਾਬਿਸਨੁਮਹੇਸੁਉਪ
ਏ॥ਸਿਰਿਸਿਰਿਧੰਧੈਆਪੇਲਾਏ॥ਜਿਸੁਭਾਵੈਤਿਸੁਆਪੇਮੇਲੇਜਿਨਿਗੁਰਮੁਖਿ
ਏਕੋਜਾਤਾਹੇ॥੨॥ਆਵਾਗਉਣੁਹੈਸੰਸਾਰਾ॥ਮਾਇਆਮੋਹੁਬਹੁਚਿਤੈਬਿਕਾਰਾ॥
ਥਿਰੁਸਾਚਾਸਾਲਾਹੀਸਦਹੀਜਿਨਿਗੁਰਕਾਸਬਦੁਪਛਾਤਾਹੇ॥੩॥ਇਕਿਮੂਲਿਲ
ਗੇਓਨੀਸੁਖੁਪਾਇਆ॥ਡਾਲੀਲਾਗੇਤਿਨੀਜਨਮੁਗਵਾਇਆ॥ਅੰਮ੍ਰਿਤਫਲ
ਤਿਨਜਨਕਉਲਾਗੇਜੋਬੋਲਹਿਅੰਮ੍ਰਿਤਬਾਤਾਹੇ॥੪॥ਹਮਗੁਣਨਾਹੀਕਿਆਬੋ
ਲਹਿਬੋਲਾ॥ਤੂਸਭਨਾਦੇਖਹਿਤੋਲਹਿਤੋਲਾ॥ਜਿਉਭਾਵੈਤਿਉਰਾਖਹਿਰਹਣਾਗੁ
ਰਮੁਖਿਏਕੋਜਾਤਾਹੇ॥੫॥ਜਾਤੁਧੁਭਾਣਾਤਾਸਚੀਕਾਰੈਲਾਏ॥ਅਵਗਣਛੋਡਿਗੁ
ਣਮਾਹਿਸਮਾਏ॥ਗੁਣਮਹਿਏਕੋਨਿਰਮਲੁਸਾਚਾਗੁਰਕੈਸਬਦਿਪਛਾਤਾਹੇ॥੬॥
ਜਹਦੇਖਾਤਹਏਕੋਸੋਈ॥ਦੂਜੀਦੁਰਮਤਿਸਬਦੇਖੋਈ॥ਏਕਸੁਮਹਿਪ੍ਰਭੁਏਕਸਮ
ਣਾਅਪਣੈਰੰਗਿਸਦਰਾਤਾਹੇ॥੭॥ਕਾਇਆਕਮਲੁਹੈਕੁਮਲਾਣਾ॥ਮਨਮੁਖੁਸ
ਬਦੁਨਬੁਝੈਇਆਣਾ॥ਗੁਰਪਰਸਾਦੀਕਾਇਆਖੋਜੇਪਾਏਜਗਜੀਵਨੁਦਾਤਾਹੇ
॥੮॥ਕੋਟਗਹੀਕੇਪਾਪਨਿਵਾਰੇ॥ਸਦਾਹਰਿਜੀਉਰਾਖੈਉਰਧਾਰੇ॥ਜੋਇਛੇਸੋਈਫ
ਲੁਪਾਏਜਿਉਰੰਗੁਮਜੀਠੈਰਾਤਾਹੇ॥੯॥ਮਨਮੁਖੁਗਿਆਨੁਕਥੇਨਹੋਈ॥ਫਿਰਿਫਿ
ਰਿਆਵੈਠਉਰਨਕੋਈ॥ਗੁਰਮੁਖਿਗਿਆਨੁਸਦਾਸਾਲਾਹੇਜੁਗਿਜੁਗਿਏਕੋਜਾਤਾ
ਹੇ॥੧੦॥ਮਨਮੁਖੁਕਾਰਕਰੇਸਭਿਦੁਖਸਬਾਏ॥ਅੰਤਰਿਸਬਦੁਨਾਹੀਕਿਉਦਰਿ
ਜਾਏ॥ਗੁਰਮੁਖਿਸਬਦੁਵਸੈਮਨਿਸਾਚਾਸਦਸੇਵੇਸੁਖਦਾਤਾਹੇ॥੧੧॥ਜਹਦੇਖਾ
ਤੂਸਭਨੀਥਾਈ॥ਪੂਰੈਗੁਰਿਸਭਸੋਝੀਪਾਈ॥ਨਾਮੋਨਾਮੁਧਿਆਈਐਸਦਾਸਦਇ

ਬੂਝਹੁਨਾਮੇਰਤਾਹੇ॥੧੨॥ਨਾਮੇਰਾਤਾਪਵਿਤੁਸਰੀਰਾ॥ਬਿਨੁਨਾਵੈਡੂਬਿਮੁਏਬਿਨੁ
ਨੀਰਾ॥ਆਵਹਿਜਾਵਹਿਨਾਮੁਨਹੀਬੂਝਹਿਇਕਨਾਗੁਰਮੁਖਿਸਬਦੁਪਛਾਤਾਹੇ॥੧੩
॥ਪੂਰੈਸਤਿਗੁਰਿਬੂਝਬੁਝਾਈ॥ਵਿਣੁਨਾਵੈਮੁਕਤਿਕਿਨੈਨਪਾਈ॥ਨਾਮੇਨਾਮਿਮਿਲੈ
ਵਡਿਆਈਸਹਜਿਰਹੈਰੰਗਿਰਾਤਾਹੇ॥੧੪॥ਕਾਇਆਨਗਰੁਢਹੈਢਹਿਢੇਰੀ
॥ਬਿਨੁਸਬਦੈਚੂਕੈਨਹੀਫੇਰੀ॥ਸਾਚੁਸਲਾਹੇਸਾਚਿਸਮਾਵੈਜਿਨਿਗੁਰਮੁਖਿਏਕੋ
ਜਾਤਾਹੇ॥੧੫॥ਜਿਸਨੋਨਦਰਿਕਰੇਸੋਪਾਏ॥ਸਾਚਾਸਬਦੁਵਸੈਮਨਿਆਏ॥ਨਾ
ਨਕਨਾਮਿਰਤੇਨਿਰੰਕਾਰੀਦਰਿਸਾਚੈਸਾਚੁਪਛਾਤਾਹੇ॥੧੬॥੮॥ਮਾਰੂਮਹਲਾ੩
॥ਆਪੇਕਰਤਾਸਭੁਜਿਸੁਕਰਣਾ॥ਜੀਅਜੰਤਸਭਿਤੇਰੀਸਰਣਾ॥ਆਪੇਗੁ
ਪਤੁਵਰਤੈਸਭਅੰਤਰਿਗੁਰਕੈਸਬਦਿਪਛਾਤਾਹੇ॥੧॥ਹਰਿਕੇਭਗਤਿਭਰੇਭੰ
ਡਾਰਾ॥ਆਪੇਬਖਸੇਸਬਦਿਵੀਚਾਰਾ॥ਜੋਤੁਧੁਭਾਵੈਸੋਈਕਰਸਹਿਸਚੇਸਿਉ
ਮਨੁਰਾਤਾਹੇ॥੨॥ਆਪੇਹੀਰਾਰਤਨੁਅਮੋਲੋ॥ਆਪੇਨਦਰੀਤੋਲੇਤੋਲੋ॥ਜੀਅਜੰ
ਤਸਭਿਸਰਣਿਤੁਮਾਰੀਕਰਿਕਿਰਪਾਆਪਿਪਛਾਤਾਹੇ॥੩॥ਜਿਸਨੋਨਦਰਿਹੋਵੈਧੁ
ਰਿਤੇਰੀ॥ਮਰੈਨਜੰਮੈਚੂਕੈਫੇਰੀ॥ਸਾਚੇਗੁਣਗਾਵੈਦਿਨੁਰਾਤੀਜੁਗਿਜੁਗਿਏਕੋਜਾਤਾ
ਹੇ॥੪॥ਮਾਇਆਮੋਹਿਸਭੁਜਗਤੁਉਪਾਇਆ॥ਬ੍ਰਹਮਾਬਿਸਨੁਦੇਵਸਬਾਇ
ਆ॥ਜੋਤੁਧੁਭਾਣੇਸੇਨਾਮਿਲਾਗੇਗਿਆਨਮਤੀਪਛਾਤਾਹੇ॥੫॥ਪਾਪਪੁੰਨਵਰ
ਤੈਸੰਸਾਰਾ॥ਹਰਖੁਸੋਗੁਸਭੁਦੁਖੁਹੈਭਾਰਾ॥ਗੁਰਮੁਖਿਹੋਵੈਸੋਸੁਖੁਪਾਏਜਿਨਿਗੁ
ਰਮੁਖਿਨਾਮੁਪਛਾਤਾਹੇ॥੬॥ਕਿਰਤੁਨਕੋਈਮੇਟਣਹਾਰਾ॥ਗੁਰਕੈਸਬਦੇਮੋਖਦੁ
ਆਰਾ॥ਪੂਰਬਿਲਿਖਿਆਸੋਫਲੁਪਾਇਆਜਿਨਿਆਪੁਮਾਰਿਪਛਾਤਾਹੇ॥੭॥
ਮਾਇਆਮੋਹਿਹਰਿਸਿਉਚਿਤੁਨਲਾਗੈ॥ਦੂਜੈਭਾਇਘਣਾਦੁਖੁਆਗੈ॥ਮਨਮੁਖ
ਭਰਮਿਭੁਲੇਭੇਖਧਾਰੀਅੰਤਕਾਲਿਪਛੁਤਾਤਾਹੇ॥੮॥ਹਰਿਕੈਭਾਣੈਹਰਿਗੁਣਗਾ
ਏ॥ਸਭਿਕਿਲਬਿਖਕਾਟੇਦੂਖਸਬਾਏ॥ਹਰਿਨਿਰਮਲੁਨਿਰਮਲਹੈਬਾਣੀਹਰਿ
ਸੇਤੀਮਨੁਰਾਤਾਹੇ॥੯॥ਜਿਸਨੋਨਦਰਿਕਰੇਸੋਗੁਣਨਿਧਿਪਾਏ॥ਹਉਮੈਮੇਰਾਠਾਕਿ
ਰਹਾਏ॥ਗੁਣਅਵਗਣਕਾਏਕੋਦਾਤਾਗੁਰਮੁਖਿਵਿਰਲੀਜਾਤਾਹੇ॥੧੦॥ਮੇਰਾਪ੍ਰਭੁ

ਨਿਰਮਲੁਅਤਿਅਪਾਰਾ॥ਆਪੇਮੇਲੇਗੁਰਸਬਦਿਵੀਚਾਰਾ॥ਆਪੇਬਖਸੇਸਚੁ
ਦ੍ਰਿੜਾਏਮਨੁਤਨੁਸਾਚੈਰਾਤਾਹੇ॥੧੧॥ਮਨੁਤਨੁਮੈਲਾਵਿਚਿਜੋਤਿਅਪਾਰਾ॥ਗੁਰਮ
ਤਿਬੂਝੈਕਰਿਵੀਚਾਰਾ॥ਹਉਮੈਮਾਰਿਸਦਾਮਨੁਨਿਰਮਲੁਰਸਨਾਸੇਵਿਸੁਖਦਾਤਾਹੇ
॥੧੨॥ਗੜ੍ਹਕਾਇਆਅੰਦਰਿਬਹੁਹਟਬਾਜਾਰਾ॥ਤਿਸੁਵਿਚਿਨਾਮੁਹੈਅਤਿਅਪਾਰਾ
॥ਗੁਰਕੈਸਬਦਿਸਦਾਦਰਿਸੋਹੈਹਉਮੈਮਾਰਿਪਛਾਤਾਹੇ॥੧੩॥ਰਤਨੁਅਮੋਲਕੁਅ
ਗਮਅਪਾਰਾ॥ਕੀਮਤਿਕਵਣੁਕਰੇਵੇਚਾਰਾ॥ਗੁਰਕੈਸਬਦੇਤੋਲਿਤੋਲਾਏਅੰ
ਤਰਿਸਬਦਿਪਛਾਤਾਹੇ॥੧੪॥ਸਿੰਮ੍ਰਿਤਿਸਾਸਤ੍ਰਬਹੁਤੁਬਿਸਥਾਰਾ॥ਮਾਇਆਮੋਹੁ
ਪਸਰਿਆਪਾਸਾਰਾ॥ਮੂਰਖਪੜਹਿਸਬਦੁਨਬੂਝਹਿਗੁਰਮੁਖਿਵਿਰਲੈਜਾਤਾਹੇ॥
੧੫॥ਆਪੇਕਰਤਾਕਰੇਕਰਾਏ॥ਸਚੀਬਾਣੀਸਚੁਦ੍ਰਿੜਾਏ॥ਨਾਨਕਨਾਮੁਮਿਲੈਵ
ਡਿਆਈਜੁਗਿਜੁਗਿਏਕੋਜਾਤਾਹੇ॥੧੬॥੯॥ਮਾਰੂਮਹਲਾ੩ ॥ਸੋਸਚੁਸੇਵਿ
ਹੁਸਿਰਜਣਹਾਰਾ॥ਸਬਦੇਦੂਖਨਿਵਾਰਣਹਾਰਾ॥ਅਗਮੁਅਗੋਚਰੁਕੀਮਤਿਨਹੀਪ
ਈਆਪੇਅਗਮਅਥਾਹਾਹੇ॥੧॥ਆਪੇਸਚਾਸਚੁਵਰਤਾਏ॥ਇਕਿਜਨਸਾਚੈਆ
ਪੇਲਾਏ॥ਸਾਚੋਸੇਵਹਿਸਾਚੁਕਮਾਵਹਿਨਾਮੇਸਚਿਸਮਾਹਾਹੇ॥੨॥ਧੁਰਿਭਗਤਾਮੇਲੇ
ਆਪਿਮਿਲਾਏ॥ਸਚੀਭਗਤੀਆਪੇਲਾਏ॥ਸਾਚੀਬਾਣੀਸਦਾਗੁਣਗਾਵੈਇਸੁਜ
ਨਮੈਕਾਲਾਹਾਹੇ॥੩॥ਗੁਰਮੁਖਿਵਣਜੁਕਰਹਿਪਰੁਆਪੁਪਛਾਣਹਿ॥ਏਕਸਬਿਨੁ
ਕੋਅਵਰੁਨਜਾਣਹਿ॥ਸਚਾਸਾਹੁਸਚੇਵਣਜਾਰੇਪੂੰਜੀਨਾਮੁਵਿਸਾਹਾਹੇ॥੪॥ਆਪੇ
ਸਾਜੇਸ੍ਰਿਸਟਿਉਪਾਏ॥ਵਿਰਲੇਕਉਗੁਰਸਬਦੁਬੁਝਾਏ॥ਸਤਿਗੁਰੁਸੇਵਹਿਸੇਜ
ਨਸਾਚੇਕਾਟੇਜਮਕਾਫਾਹਾਹੇ॥੫॥ਭੰਨੈਘੜੇਸਵਾਰੇਸਾਜੇ॥ਮਾਇਆਮੋਹਿਦੂਜੈ
ਜੰਤਪਾਜੇ॥ਮਨਮੁਖਫਿਰਹਿਸਦਾਅੰਧੁਕਮਾਵਹਿਜਮਕਾਜੇਵੜਾਗਲਿਫਾਹਾ
ਹੇ॥੬॥ਆਪੇਬਖਸੇਗੁਰਸੇਵਾਲਾਏ॥ਗੁਰਮਤੀਨਾਮੁਮੰਨਿਵਸਾਏ॥ਅਨਦਿਨੁ
ਨਾਮੁਧਿਆਏਸਾਚਾਇਸੁਜਗਮਹਿਨਾਮੋਲਾਹਾਹੇ॥੭॥ਆਪੇਸਚਾਸਚੀਨਾਈ
॥ਗੁਰਮੁਖਿਦੇਵੈਮੰਨਿਵਸਾਈ॥ਜਿਨਮਨਿਵਸਿਆਸੇਜਨਸੋਹਹਿਤਿਨਸਿਰਿ
ਚੂਕਾਕਾਹਾਹੇ॥੮॥ਅਗਮਅਗੋਚਰੁਕੀਮਤਿਨਹੀਪਾਈ॥ਗੁਰਪਰਸਾਦੀਮੰਨਿ

ਵਸਾਈ॥ਸਦਾਸਬਦਿਸਾਲਾਹੀਗੁਣਦਾਤਾਲੇਖਾਕੋਇਨਮੰਗੈਤਾਹਾਹੇ॥੯॥ਬ੍ਰਹ
ਮਾਬਿਸਨੁਰੁਦ੍ਰੁਤਿਸਕੀਸੇਵਾ॥ਅੰਤੁਨਪਾਵਹਿਅਲਖਅਭੇਵਾ॥ਜਿਨਕਉਨਦ
ਰਿਕਰਹਿਤੂਅਪਣੀਗੁਰਮੁਖਿਅਲਖੁਲਖਾਹਾਹੇ॥੧੦॥ਪੂਰੈਸਤਿਗੁਰਿਸੋਝੀਪਾ
ਈ॥ਏਕੋਨਾਮੁਮੰਨਿਵਸਾਈ॥ਨਾਮੁਜਪੀਤੈਨਾਮੁਧਿਆਈਮਹਲੁਪਾਇਗੁਣਗਾਹਾਹੇ
॥੧੧॥ਸੇਵਕਸੇਵਹਿਮੰਨਿਹੁਕਮੁਅਪਾਰਾ॥ਮਨਮੁਖਹੁਕਮਨਜਾਣਹਿਸਾਰਾ॥ਹੁਕਮੇ
ਮੰਨੇਹੁਕਮੇਵਡਿਆਈਹੁਕਮੇਵੇਪਰਵਾਹਾਹੇ॥੧੨॥ਗੁਰਪਰਸਾਦੀਹੁਕਮੁਪਛਾ
ਣੈ॥ਧਾਵਤੁਰਾਖੈਇਕਤੁਘਰਿਆਣੈ॥ਨਾਮੇਰਾਤਾਸਦਾਬੈਰਾਗੀਨਾਮੁਰਤਨੁਮਨਿ
ਤਾਹਾਹੇ॥੧੩॥ਸਭਜਗਮਹਿਵਰਤੈਏਕੋਸੋਈ॥ਗੁਰਪਰਸਾਦੀਪਰਗਟੁਹੋਈ॥ਸ
ਬਦੁਸਲਾਹਹਿਸੇਜਨਨਿਰਮਲਨਿਜਘਰਿਵਾਸਾਤਾਹਾਹੇ॥੧੪॥ਸਦਾਭਗਤਤੇਰੀ
ਸਰਣਾਈ॥ਅਗਮਅਗੋਚਰਕੀਮਤਿਨਹੀਪਾਈ॥ਜਿਉਤੁਧੁਭਾਵੈਤਿਉਤੂਰਾਖ
ਹਿਗੁਰਮੁਖਿਨਾਮੁਧਿਆਹਾਹੇ॥੧੫॥ਸਦਾਸਦਾਤੇਰੇਗੁਣਗਾਵਾ॥ਸਚੇਸਾਹਿਬਤੇ
ਰੈਮਨਿਭਾਵਾ॥ਨਾਨਕੁਸਾਚੁਕਹੈਬੇਨੰਤੀਸਚੁਦੇਵਹੁਸਚਿਸਮਾਹਾਹੇ॥੧੬॥੧॥
॥ਮਾਰੂਮਹਲਾ ੩ ॥ਸਤਿਗੁਰੁਸੇਵਨਿਸੇਵਡਭਾਗੀ॥ਅਨਦਿਨੁਸਾਚਿਨਾਮਿ
ਲਿਵਲਾਗੀ॥ਸਦਾਸੁਖਦਾਤਾਰਵਿਆਘਟਅੰਦਰਿਸਬਦਿਸਚੈਓਮਾਹਾਹੇ॥
॥ਨਦਰਿਕਰੇਤਾਗੁਰੂਮਿਲਾਏ॥ਹਰਿਕਾਨਾਮੁਮੰਨਿਵਸਾਏ॥ਹਰਿਮਨਿਵਸਿਆ
ਸਦਾਸੁਖਦਾਤਾਸਬਦੇਮਨਿਓਮਾਹਾਹੇ॥੨॥ਕ੍ਰਿਪਾਕਰੇਤਾਮੇਲਿਮਿਲਾਏ॥ਹਉਮੈ
ਮਮਤਾਸਬਦਿਜਲਾਏ॥ਸਦਾਮੁਕਤੁਰਹੈਇਕਰੰਗੀਨਾਹੀਕਿਸੈਨਾਲਿਕਾਹਾਹੇ॥
੩॥ਬਿਨੁਸਤਿਗੁਰਸੇਵੇਘੋਰਅੰਧਾਰਾ॥ਬਿਨੁਸਬਦੈਕੋਇਨਪਾਵੈਪਾਰਾ॥ਜੋਸਬ
ਦਿਰਾਤੇਮਹਾਬੈਰਾਗੀਸੋਸਚੁਸਬਦੇਲਾਹਾਹੇ॥੪॥ਦੁਖੁਸੁਖੁਕਰਤੈਧੁਰਿਲਿਖਿ
ਪਾਇਆ॥ਦੂਜਾਭਾਉਆਪਿਵਰਤਾਇਆ॥ਗੁਰਮੁਖਿਹੋਵੈਸੁਅਲਿਪਤੋਵਰ
ਤੈਮਨਮੁਖਕਾਕਿਆਵੇਸਾਹਾਹੇ॥੫॥ਸੇਮਨਮੁਖਜੋਸਬਦੁਨਪਛਾਣਹਿ॥ਗੁਰ
ਕੇਭੈਕੀਸਾਰਨਜਾਣਹਿ॥ਭੈਬਿਨੁਕਿਉਨਿਰਭਉਸਚੁਪਾਈਐਜਮੁਕਾਢਿਲੈ
ਗਾਸਾਹਾਹੇ॥੬॥ਅਫਰਿਓਜਮੁਮਾਰਿਆਨਜਾਈ॥ਗੁਰਕੈਸਬਦੇਨੇੜਿਨਆ

॥ਸਬਦੁਸੁਣੇਤਾਦੂਰਹੁਭਾਗੈਮਤੁਮਾਰੈਹਰਿਜੀਉਵੇਪਰਵਾਹਾਹੇ॥੭॥ਹਰਿਜੀਉਕੀ
ਹੈਸਭਸਿਰਕਾਰਾ॥ਏਹੁਜਮੁਕਿਆਕਰੇਵਿਚਾਰਾ॥ਹੁਕਮੀਬੰਦਾਹੁਕਮੁਕਮਾਵੈਹੁਕ
ਮੇਕਢਦਾਸਾਹਾਹੇ॥੮॥ਗੁਰਮੁਖਿਸਾਚੈਕੀਆਅਕਾਰਾ॥ਗੁਰਮੁਖਿਪਸਰਿਆਸ
ਭੁਪਾਸਾਰਾ॥ਗੁਰਮੁਖਿਹੋਵੈਸੋਸਚੁਬੂਝੈਸਬਦਿਸਚੈਸੁਖੁਤਾਹਾਹੇ॥੯॥ਗੁਰਮੁਖਿ
ਜਾਤਾਕਰਮਿਬਿਧਾਤਾ॥ਜੁਗਚਾਰੇਗੁਰਸਬਦਿਪਛਾਤਾ॥ਗੁਰਮੁਖਿਮਰੈਨਜਨਮੈਗੁ
ਰਮੁਖਿਗੁਰਮੁਖਿਸਬਦਿਸਮਾਹਾਹੇ॥੧੦॥ਗੁਰਮੁਖਿਨਾਮਿਸਬਦਿਸਾਲਾਹੇ॥ਅ
ਗਮਅਗੋਚਰਵੇਪਰਵਾਹੇ॥ਏਕਨਾਮਿਜੁਗਚਾਰਿਉਧਾਰੇਸਬਦੇਨਾਮਵਿਸਾਹਾਹੇ
॥੧੧॥ਗੁਰਮੁਖਿਸਾਂਤਿਸਦਾਸੁਖੁਪਾਏ॥ਗੁਰਮੁਖਿਹਿਰਦੈਨਾਮੁਵਸਾਏ॥ਗੁਰਮੁਖਿ
ਹੋਵੈਸੋਨਾਮੁਬੂਝੈਕਾਟੇਦੁਰਮਤਿਫਾਹਾਹੇ॥੧੨॥ਗੁਰਮੁਖਿਉਪਜੈਸਾਚਿਸਮਾਵੈ॥ਨ
ਮਰਿਜੰਮੈਨਜੂਨੀਪਾਵੈ॥ਗੁਰਮੁਖਿਸਦਾਰਹਹਿਰੰਗਿਰਾਤੇਅਨਦਿਨੁਲੈਦੇਲਾਹਾ
ਹੇ॥੧੩॥ਗੁਰਮੁਖਿਭਗਤਸੋਹਹਿਦਰਬਾਰੇ॥ਸਚੀਬਾਣੀਸਬਦਿਸਵਾਰੇ॥ਅਨ
ਦਿਨੁਗੁਣਗਾਵੈਦਿਨੁਰਾਤੀਸਹਜਸੇਤੀਘਰਿਜਾਹਾਹੇ॥੧੪॥ਸਤਿਗੁਰੁਪੂਰਾ
ਸਬਦੁਸੁਣਾਏ॥ਅਨਦਿਨੁਭਗਤਿਕਰਹੁਲਿਵਲਾਏ॥ਹਰਿਗੁਣਗਾਵਹਿਸੱਦਹੀ
ਨਿਰਮਲਨਿਰਮਲਗੁਣਪਾਤਿਸਾਹਾਹੇ॥੧੫॥ਗੁਣਕਾਦਾਤਾਸਚਾਸੋਈ॥ਗੁਰਮੁ
ਖਿਵਿਰਲਾਬੂਝੈਕੋਈ॥ਨਾਨਕਜਨੁਨਾਮੁਸਲਾਹੇਬਿਗਸੈਸੋਨਾਮੁਬੇਪਰਵਾਹਾਹੇ
॥੧੬॥੨॥੧੧॥ਮਾਰੂਮਹਲਾ ੩ ॥ਹਰਿਜੀਉਸੇਵਿਹੁਅਗਮਅਪਾਰਾ॥ਤਿ
ਸਦਾਅੰਤੁਨਪਾਈਐਪਾਰਾਵਾਰਾ॥ਗੁਰਪਰਸਾਦਿਰਵਿਆਘਟਅੰਤਰਿਤਿਤੁਘ
ਟਿਮਤਿਅਗਾਹਾਹੇ॥੧॥ਸਭਮਹਿਵਰਤੈਏਕੋਸੋਈ॥ਗੁਰਪਰਸਾਦੀਪਰਗਟੁਹੋ
ਈ॥ਸਭਨਾਪ੍ਰਤਿਪਾਲਕਰੇਜਗਜੀਵਨੁਦੇਦਾਰਿਜਕੁਸੰਬਾਹਾਹੇ॥੨॥ਪੂਰੈਸਤਿ
ਗੁਰਿਬੂਝਿਬੁਝਾਇਆ॥ਹੁਕਮੇਹੀਸਭੁਜਗਤੁਉਪਾਇਆ॥ਹੁਕਮੁਮੰਨੇਸੋਈ
ਸੁਖੁਪਾਏਹੁਕਮੁਸਿਰਿਸਾਹਾਪਾਤਿਸਾਹਾਹੇ॥੩॥ਸਚਾਸਤਿਗੁਰੁਸਬਦੁਅਪਾਰਾ॥
ਤਿਸਦੈਸਬਦਿਨਿਸਤਰੈਸੰਸਾਰਾ॥ਆਪੇਕਰਤਾਕਰਿਕਰਿਵੇਖੈਦੇਦਾਸਾਸਗਿਰਾਹਾ
ਹੇ॥੪॥ਕੋਟਿਮਧੇਕਿਸਹਿਬੁਝਾਏ॥ਗੁਰਕੈਸਬਦਿਰਤੇਰੰਗੁਲਾਏ॥ਹਰਿਸਾਲ

ਹਰਿਸਦਾਸੁਖਦਾਤਾਹਰਿਬਖਸੇਭਗਤਿਸਲਾਹਾਹੇ॥੫॥ਸਤਿਗੁਰੁਸੇਵਹਿਸੇਜ
ਨਸਾਚੇ॥ਜੋਮਰਿਜੰਮਹਿਕਾਚਨਿਕਾਚੇ॥ਅਗਮਅਗੋਚਰੁਵੇਪਰਵਾਹਾਭਗਤਿ
ਵਛਲੁਅਥਾਹਾਹੇ॥੬॥ਸਤਿਗੁਰੁਪੂਰਾਸਾਚੁਦ੍ਰਿੜਾਏ॥ਸਚੈਸਬਦਿਸਦਾਗੁ
ਣਗਾਏ॥ਗੁਣਦਾਤਾਵਰਤੈਸਭਅੰਤਰਿਸਿਰਿਸਿਰਿਲਿਖਦਾਸਾਹਾਹੇ॥੭॥ਸ
ਦਾਹਦੂਰਿਗੁਰਮੁਖਿਜਾਪੈ॥ਸਬਦੇਸੇਵੈਸੋਜਨੁਧ੍ਰਾਪੈ॥ਅਨਦਿਨੁਸੇਵਹਿਸਚੀ
ਬਾਣੀਸਬਦਿਸਚੈਓਮਾਹਾਹੇ॥੮॥ਅਗਿਆਨੀਅੰਧਾਬਹੁਕਰਮਦ੍ਰਿੜਾਏ
॥ਮਨਹਠਿਕਰਮਫਿਰਿਜੋਨੀਪਾਏ॥ਬਿਖਿਆਕਾਰਣਿਲਬੁਲੋਭੁਕਮਾਵਹਿ
ਦੁਰਮਤਿਕਾਦੋਰਾਹਾਹੇ॥੯॥ਪੂਰਾਸਤਿਗੁਰੁਭਗਤਿਦ੍ਰਿੜਾਏ॥ਗੁਰਕੈਸਬਦਿਹਰਿ
ਨਾਮਿਚਿਤੁਲਾਏ॥ਮਨਿਤਨਿਹਰਿਰਵਿਆਘਟਅੰਤਰਿਮਨਿਭੀਨੈਭਗਤਿਸ
ਲਾਹਾਹੇ॥੧੦॥ਮੇਰਾਪ੍ਰਭੁਸਾਚਾਅਸੁਰਸੰਘਾਰਣੁ॥ਗੁਰਕੈਸਬਦਿਭਗਤਿਨਿ
ਸਤਾਰਣੁ॥ਮੇਰਾਪ੍ਰਭੁਸਾਚਾਸਦਹੀਸਾਚਾ॥ਸਿਰਿਸਾਹਾਪਾਤਿਸਾਹਾਹੇ॥੧੧॥ਸੇ
ਭਗਤਸਚੇਤੇਰੈਮਨਿਭਾਏ॥ਦਰਿਕੀਰਤਨੁਕਰਹਿਗੁਰਸਬਦਿਸੁਹਾਏ॥ਸਾਚੀ
ਬਾਣੀਅਨਦਿਨੁਗਾਵਹਿਨਿਰਧਨਕਾਨਾਮੁਵੇਸਾਹਾਹੇ॥੧੨॥ਜਿਨਆਪੇਮੇ
ਲਿਵਿਛੋੜਹਿਨਾਹੀ॥ਗੁਰਕੈਸਬਦਿਸਦਾਸਾਲਾਹੀ॥ਸਭਨਾਸਿਰਿਤੂਏਕੋਸਾ
ਹਿਬੁਸਬਦੇਨਾਮੁਸਲਾਹਾਹੇ॥੧੩॥ਬਿਨੁਸਬਦੈਤੁਧੁਨੋਕੋਈਨਜਾਣੀ॥ਤੁਧੁ
ਆਪੇਕਥੀਅਕਥਕਹਾਣੀ॥ਆਪੇਸਬਦੁਸਦਾਗੁਰੁਦਾਤਾਹਰਿਨਾਮੁਜਪਿਸੰ
ਬਾਹਾਹੇ॥੧੪॥ਤੂਆਪੇਕਰਤਾਸਿਰਜਣਹਾਰਾ॥ਤੇਰਾਲਿਖਿਆਕੋਇਨਮੇ
ਟਣਹਾਰਾ॥ਗੁਰਮੁਖਿਨਾਮੁਦੇਵਹਿਤੂਆਪੇਸਹਸਾਗਣਤਨਤਾਹਾਹੇ॥੧੫॥
ਭਗਤਸਚੇਤੇਰੈਦਰਵਾਰੇ॥ਸਬਦੇਸੇਵਨਿਭਾਇਪਿਆਰੇ॥ਨਾਨਕਨਾਮਿਰ
ਤੇਬੈਰਾਗੀਨਾਮੋਕਾਰਜੁਸੋਹਾਹੇ॥੧੬॥੩॥੧੨॥ਮਾਰੂਮਹਲਾ੩
ਮੇਰੈਪ੍ਰਭਿਸਾਚੈਇਕੁਖੇਲੁਰਚਾਇਆ॥ਕੋਇਨਕਿਸਹੀਜੇਹਾਉਪਾਇਆ॥
ਆਪੇਫਰਕੁਕਰੇਵੇਖਿਵਿਗਸੈਸਭਿਰਸਦੇਹੀਮਾਹਾਹੇ॥੧॥ਵਾਜੈਪਉਣੁਤੈਆ
ਪਿਵਜਾਏ॥ਸਿਵਸਕਤੀਦੇਹੀਮਹਿਪਾਏ॥ਗੁਰਪਰਸਾਦੀਉਲਟਿਹੋਵੈਗਿ

ਨੁਰਤਨੁਸਬਦੁਤਾਹਾਹੇ॥੨॥ਅੰਧੇਰਾਚਾਨਣੁਆਪੇਕੀਆ॥ਏਕੋਵਰਤੈਅਵਰੁਨ
ਬੀਆ॥ਗੁਰਪਰਸਾਦੀਆਪੁਪਛਾਣੈਕਮਲੁਬਿਗਸੈਬੁਧਿਤਾਹਾਹੇ॥੩॥ਅਪ ੫੪੨
ਣੀਗਹਣਗਤਿਆਪੇਜਾਣੈ॥ਹੋਰੁਲੋਕੁਸੁਣਿਸੁਣਿਆਖਿਵਖਾਣੈ॥ਗਿਆ
ਨੀਹੋਵੈਸੁਗੁਰਮੁਖਿਬੂਝੈਸਾਚੀਸਿਫਤਿਸਲਾਹਾਹੇ॥੪॥ਦੇਹੀਅੰਦਰਿਵਸਤੁ
ਅਪਾਰਾ॥ਆਪੇਕਪਟਖੁਲਾਵਣਹਾਰਾ॥ਗੁਰਮੁਖਿਸਹਜੇਅੰਮ੍ਰਿਤੁਪੀਵੈਤ੍ਰਿਸ
ਨਾਅਗਨਿਬੁਝਾਹਾਹੇ॥੫॥ਸਭਿਰਸਦੇਹੀਅੰਦਰਿਪਾਏ॥ਵਿਰਲੇਕਉਗੁਰੁਸ
ਬਦੁਬੁਝਾਏ॥ਅੰਦਰੁਖੋਜੇਸਬਦੁਸਾਲਾਹੇਬਾਹਰਿਕਾਹੇਜਾਹਾਹੇ॥੬॥ਵਿਣੁ
ਚਾਖੇਸਾਦੁਕਿਸੈਨਆਇਆ॥ਗੁਰਕੈਸਬਦਿਅੰਮ੍ਰਿਤੁਪੀਆਇਆ॥ਅੰਮ੍ਰਿ
ਤੁਪੀਅਮਰਾਪਦੁਹੋਏਗੁਰਕੈਸਬਦਿਰਸੁਤਾਹਾਹੇ॥੭॥ਆਪੁਪਛਾਣੈਸੋਸਭਿ
ਗੁਣਜਾਣੈ॥ਗੁਰਕੈਸਬਦਿਹਰਿਨਾਮੁਵਖਾਣੈ॥ਅਨਦਿਨੁਨਾਮਿਰਤਾਦਿਨੁਰਾ
ਤੀਮਾਇਆਮੋਹੁਚੁਕਾਹਾਹੇ॥੮॥ਗੁਰਸੇਵਾਤੇਸਭੁਕਿਛੁਪਾਏ॥ਹਉਮੈਮੇਰਾ
ਆਪੁਗਵਾਏ॥ਆਪੇਕ੍ਰਿਪਾਕਰੇਸੁਖਦਾਤਾਗੁਰਕੈਸਬਦੇਸੋਹਾਹੇ॥੯॥ਗੁਰਕਾ
ਸਬਦੁਅੰਮ੍ਰਿਤੁਹੈਬਾਣੀ॥ਅਨਦਿਨੁਹਰਿਕਾਨਾਮੁਵਖਾਣੀ॥ਹਰਿਹਰਿਸਚਾਵ
ਸੈਘਟਅੰਤਰਿਸੋਘਟੁਨਿਰਮਲੁਤਾਹਾਹੇ॥੧੦॥ਸੇਵਕਸੇਵਹਿਸਬਦਿਸਲਾਹ
ਹਿ॥ਸਦਾਰੰਗਿਰਾਤੇਹਰਿਗੁਣਗਾਵਹਿ॥ਆਪੇਬਖਸੇਸਬਦਿਮਿਲਾਏਪਰਮ
ਲਵਾਸੁਮਨਿਤਾਹਾਹੇ॥੧੧॥ਸਬਦੇਅਕਥੁਕਥੈਸਾਲਾਹੇ॥ਮੇਰੇਪ੍ਰਭਸਾਚੇਵੇਪ
ਰਵਾਹੇ॥ਆਪੇਗੁਣਦਾਤਾਸਬਦਿਮਿਲਾਏਸਬਦੈਕਾਰਸੁਤਾਹਾਹੇ॥੧੨॥ਮਨ
ਮੁਖੁਭੂਲਾਠਉਰਨਪਾਏ॥ਜੋਧੁਰਿਲਿਖਿਆਸੁਕਰਮਕਮਾਏ॥ਬਿਖਿਆਰਾਤੇ
ਬਿਖਿਆਖੋਜੈਮਰਿਜਨਮੈਦੁਖੁਤਾਹਾਹੇ॥੧੩॥ਆਪੇਆਪਿਆਪਿਸਾਲਾਹੇ॥
ਤੇਰੇਗੁਣਪ੍ਰਭਤੁਝਹੀਮਾਹੇ॥ਤੂਆਪਿਸਚਾਤੇਰੀਬਾਣੀਸਚੀਆਪੇਅਲਖੁਅ
ਥਾਹਾਹੇ॥੧੪॥ਬਿਨੁਗੁਰਦਾਤੇਕੋਇਨਪਾਏ॥ਲਖਕੋਟੀਜੇਕਰਮਕਮਾਏ॥ਗੁਰ
ਕਿਰਪਾਤੇਘਟਅੰਤਰਿਵਸਿਆਸਬਦੇਸਚੁਸਾਲਾਹਾਹੇ॥੧੫॥ਸੇਜਨਮਿਲੇਧੁ
ਰਿਆਪਿਮਿਲਾਏ॥ਸਚੀਬਾਣੀਸਬਦਿਸੁਹਾਏ॥ਨਾਨਕਜਨੁਗੁਣਗਾਵੈਨਿ

ਤਸਾਚੇਗੁਣਗਾਵਹਗੁਣੀਸਮਾਹਾਹੇ॥੧੬॥੪॥੧੩॥ਮਾਰੂ ਮਹਲਾ ੩
॥ਨਿਹਚਲੁਏਕੁਸਦਾਸਚੁਸੋਈ॥ਪੂਰੇਗੁਰਤੇਸੋਝੀਹੋਈ॥ਹਰਿਰਸਿਭੀਨੇਸਦਾਧਿ
ਆਇਨਿਗੁਰਮਤਿਸੀਲੁਸੰਨਾਹਾਹੇ॥੧॥ਅੰਦਰਿਰੰਗੁਸਦਾਸਚਿਆਰਾ॥ਗੁਰਕੈ
ਸਬਦਿਹਰਿਨਾਮਿਪਿਆਰਾ॥ਨਉਨਿਧਿਨਾਮੁਵਸਿਆਘਟਅੰਤਰਿਛੋਡਿਆ
ਮਾਇਆਕਾਲਾਹਾਹੇ॥੨॥ਰਈਅਤਿਰਾਜੇਦੁਰਮਤਿਦੋਈ॥ਬਿਨੁਸਤਿਗੁਰਸੇ
ਵੇਏਕੁਨਹੋਈ॥ਏਕੁਧਿਆਇਨਿਸਦਾਸੁਖੁਪਾਇਨਿਨਿਹਚਲੁਰਾਜੁਤਿਨਾ
ਹਾਹੇ॥੩॥ਆਵਣੁਜਾਣਾਰਖੈਨਕੋਈ॥ਜੰਮਣੁਮਰਣੁਤਿਸੈਤੇਹੋਈ॥ਗੁਰ
ਮੁਖਿਸਾਚਾਸਦਾਧਿਆਵਹੁਗਤਿਮੁਕਤਿਤਿਸੈਤੇਪਾਹਾਹੇ॥੪॥ਸਚੁਸੰਜਮੁਸ
ਤਿਗੁਰੂਦੁਆਰੈ॥ਹਉਮੈਕ੍ਰੋਧੁਸਬਦਿਨਿਵਾਰੈ॥ਸਤਿਗੁਰੁਸੇਵਿਸਦਾਸੁਖੁਪਾਈ
ਐਸੀਲੁਸੰਤੋਖੁਸਭੁਤਾਹਾਹੇ॥੫॥ਹਉਮੈਮੋਹੁਉਪਜੈਸੰਸਾਰਾ॥ਸਭੁਜਗੁਬਿ
ਨਸੈਨਾਮੁਵਿਸਾਰਾ॥ਬਿਨੁਸਤਿਗੁਰਸੇਵੇਨਾਮੁਨਪਾਈਐਨਾਮੁਸਚਾਜਗਿਲਾਹਾ
ਹੇ॥੬॥ਸਚਾਅਮਰੁਸਬਦਿਸੁਹਾਇਆ॥ਪੰਚਸਬਦਮਿਲਿਵਾਜਾਵਾਇਆ
॥ਸਦਾਕਾਰਜੁਸਚਿਨਾਮਿਸੁਹੇਲਾ॥ਬਿਨੁਸਬਦੈਕਾਰਜੁਕੇਹਾਹੇ॥੭॥ਖਿਨਮਹਿ
ਹਸੈਖਿਨਮਹਿਰੋਵੈ॥ਦੂਜੀਦੁਰਮਤਿਕਾਰਜੁਨਹੋਵੈ॥ਸੰਜੋਗੁਵਿਜੋਗੁਕਰਤੈਲਿਖਿ
ਪਾਏਕਿਰਤੁਨਚਲੈਚਲਾਹਾਹੇ॥੮॥ਜੀਵਨਮੁਕਤਿਗੁਰਸਬਦੁਕਮਾਏ॥ਹਰਿਸਿ
ਉਸਦਹੀਰਹੈਸਮਾਏ॥ਗੁਰਕਿਰਪਾਤੇਮਿਲੈਵਡਿਆਈਹਉਮੈਰੋਗੁਨਤਾਹਾ
੯॥ਰਸਕਸਖਾਏਪਿੰਡੁਵਧਾਏ॥ਭੇਖਕਰੈਗੁਰਸਬਦੁਨਕਮਾਏ॥ਅੰਤਰਿਰੋਗੁ
ਮਹਾਦੁਖੁਭਾਰੀਬਿਸਟਾਮਾਹਿਸਮਾਹਾਹੇ॥੧੦॥ਬੇਦੁਪੜਹਿਪੜਿਬਾਦੁਵਖਾ
ਣਹਿ॥ਘਟਮਹਿਬ੍ਰਹਮੁਤਿਸੁਸਬਦਿਨਪਛਾਣਹਿ॥ਗੁਰਮੁਖਿਹੋਵੈਸੁਤਤੁਬਿ
ਲੋਵੈਰਸਨਾਹਰਿਰਸੁਤਾਹਾਹੇ॥੧੧॥ਘਰਿਵਖੁਛੋਡਹਿਬਾਹਰਿਧਾਵਹਿ॥ਮਨਮੁ
ਖਅੰਧੇਸਾਦੁਨਪਾਵਹਿ॥ਅਨਰਸਰਾਤੀਰਸਨਾਫੀਕੀਬੋਲੇਹਰਿਰਸੁਮੂਲਿਨ
ਹਾਹੇ॥੧੨॥ਮਨਮੁਖਦੇਹੀਭਰਮੁਭਤਾਰੋ॥ਦੁਰਮਤਿਮਰੈਨਿਤਹੋਇਖੁਆਰੋ॥ਕਾਮਿ
ਕ੍ਰੋਧਿਮਨੁਦੂਜੈਲਾਇਆਸੁਪਨੈਸੁਖੁਨਤਾਹਾਹੇ॥੧੩॥ਕੰਚਨਦੇਹੀਸਬਦੁਭਤਾ

ਰੋ॥ਅਨਦਿਨੁਭੋਗਭੋਗੇਹਰਿਸਿਉਪਿਆਰੋ॥ਮਹਲਾਅੰਦਰਿਗੈਰਮਹਲੁਪਾਏ
ਭਾਣਾਬੁਝਿਸਮਾਹਾਹੇ॥੧੪॥ਆਪੇਦੇਵੈਦੇਵਣਹਾਰਾ॥ਤਿਸੁਅਗੈਨਹੀਕਿਸੈਕ
ਚਾਰਾ॥ਆਪੇਬਖਸੇਸਬਦਿਮਿਲਾਏਤਿਸਦਾਸਬਦੁਅਥਾਹਾਹੇ॥੧੫॥ਜੀਉ
ਪਿੰਡੁਸਭੁਹੈਤਿਸੁਕੇਰਾ॥ਸਚਾਸਾਹਿਬੁਠਾਕੁਰੁਮੇਰਾ॥ਨਾਨਕਗੁਰਬਾਣੀਹਰਿਪਾ
ਇਆ॥ਹਰਿਜਪੁਜਾਪਿਸਮਾਹਾਹੇ॥੧੬॥੫॥੧੪॥ਮਾਰੂਮਹਲਾ੩ ॥
ਗੁਰਮੁਖਿਨਾਦਬੇਦਬੀਚਾਰੁ॥ਗੁਰਮੁਖਿਗਿਆਨੁਧਿਆਨੁਆਪਾਰੁ॥ਗੁਰਮੁਖਿ
ਕਾਰਕਰੇਪ੍ਰਭਭਾਵੈਗੁਰਮੁਖਿਪੂਰਾਪਾਇਦਾ॥੧॥ਗੁਰਮੁਖਿਮਨੂਆਉਲਟਿਪਰ
ਵੈ॥ਗੁਰਮੁਖਿਬਾਣੀਨਾਦੁਵਜਾਵੈ॥ਗੁਰਮੁਖਿਸਚਿਰਤੇਬੈਰਾਗੀਨਿਜਘਰਿ
ਵਾਸਾਪਾਇਦਾ॥੨॥ਗੁਰਕੀਸਾਖੀਅੰਮ੍ਰਿਤਭਾਖੀ॥ਸਚੈਸਬਦੇਸਚੁਸੁਭਾਖੀ
॥ਸਦਾਸਚਿਰੰਗਿਰਾਤਾਮਨੁਮੇਰਾ॥ਸਚੇਸਚਿਸਮਾਇਦਾ॥੩॥ਗੁਰਮੁਖਿਮਨੁਨਿ
ਰਮਲੁਸਤਸਰਿਨਾਵੈ॥ਮੈਲੁਨਲਾਗੈਸਚਿਸਮਾਵੈ॥ਸਚੋਸਚੁਕਮਾਵੈਸਦਹੀ
ਸਚੀਭਗਤਿਦ੍ਰਿੜਾਇਦਾ॥੪॥ਗੁਰਮੁਖਿਸਚੁਬੈਣੀਗੁਰਮੁਖਿਸਚੁਨੈਣੀ॥ਗੁ
ਰਮੁਖਿਸਚੁਕਮਾਵੈਕਰਣੀ॥ਸਦਹੀਸਚੁਕਹੈਦਿਨੁਰਾਤੀਅਵਰਾਸਚੁਕਹਾਇ
ਦਾ॥੫॥ਗੁਰਮੁਖਿਸਚੀਊਤਮਬਾਣੀ॥ਗੁਰਮੁਖਿਸਚੋਸਚੁਵਖਾਣੀ॥ਗੁਰਮੁ
ਖਿਸਦਸੇਵਹਿਸਚੋਸਚਾਗੁਰਮੁਖਿਸਬਦੁਸੁਣਾਇਦਾ॥੬॥ਗੁਰਮੁਖਿਹੋਵੈ
ਸੁਸੋਝੀਪਾਏ॥ਹਉਮੈਮਾਇਆਭਰਮੁਗਵਾਏ॥ਗੁਰਕੀਪਉੜੀਊਤਮਊਚੀਦ
ਰਿਸਚੈਹਰਿਗੁਣਗਾਇਦਾ॥੭॥ਗੁਰਮੁਖਿਸਚੁਸੰਜਮੁਕਰਣੀਸਾਰੁ॥ਗੁਰਮੁ
ਖਿਪਾਏਮੋਖਦੁਆਰੁ॥ਭਾਇਭਗਤਿਸਦਾਰੰਗਿਰਾਤਾਆਪੁਗਵਾਇਸ
ਮਾਇਦਾ॥੮॥ਗੁਰਮੁਖਿਹੋਵੈਮਨੁਖੋਜਿਸੁਣਾਏ॥ਸਚੈਨਾਮਿਸਦਾਲਿਵ
ਲਾਏ॥ਜੋਤਿਸੁਭਾਵੈਸੋਈਕਰਸੀਜੋਸਚੇਮਨਿਭਾਇਦਾ॥੯॥ਜਾਤਿਸੁ
ਭਾਵੈਸਤਿਗੁਰੂਮਿਲਾਏ॥ਜਾਤਿਸੁਭਾਵੈਤਾਮੰਨਿਵਸਾਏ॥ਆਪਣੈਭਾਣੈ
ਸਦਾਰੰਗਿਰਾਤਾਭਾਣੈਮੰਨਿਵਸਾਇਦਾ॥੧੦॥ਮਨਹਠਿਕਰਮਕਰੇਸੋਛੀਜੈ
॥ਬਹੁਤੇਭੇਖਕਰੇਨਹੀਭੀਜੈ॥ਬਿਖਿਆਰਾਤੇਦੁਖੁਕਮਾਵਹਿਦੁਖੇਦੀਖ

ਸਮਾਇਦਾ॥੧੧॥ਗੁਰਮੁਖਿਹੋਵੈਸੁਸੁਖੁਕਮਾਏ॥ਮਰਣਜੀਵਣਕੀਸੋਝੀਪਾਏ॥ਮਰ
ਣੁਜੀਵਣੁਜੋਸਮਕਰਿਜਾਣੈਸੋਮੇਰੇਪ੍ਰਭਭਾਇਦਾ॥੧੨॥ਗੁਰਮੁਖਿਮਰਹਿਸੁਹਹਿ
ਪਰਵਾਣੁ॥ਆਵਣਜਾਣਾਸਬਦੁਪਛਾਣੁ॥ਮਰੈਨਜੰਮੈਨਾਦੁਖੁਪਾਏਮਨਹੀਮਨ
ਹਿਸਮਾਇਦਾ॥੧੩॥ਸੇਵਡਭਾਗੀਜਿਨੀਸਤਿਗੁਰੁਪਾਇਆ॥ਹਉਮੈਵਿਚ
ਹੁਮੋਹੁਚੁਕਾਇਆ॥ਮਨੁਨਿਰਮਲੁਫਿਰਿਮੈਲੁਨਲਾਗੈਦਰਿਸਚੈਸੋਭਾਪਾਇਦਾ॥
੧੪॥ਆਪੇਕਰੇਕਰਾਏਆਪੇ॥ਆਪੇਵੇਖੈਥਾਪਿਉਥਾਪੇ॥ਗੁਰਮੁਖਿਸੇਵਾਮੇਰੇਪ੍ਰ
ਭਭਾਵੈਸਚੁਸੁਣਿਲੇਖੈਪਾਇਦਾ॥੧੫॥ਗੁਰਮੁਖਿਸਚੋਸਚੁਕਮਾਵੈ॥ਗੁਰਮੁਖਿ
ਨਿਰਮਲੁਮੈਲੁਨਲਾਵੈ॥ਨਾਨਕਨਾਮਿਰਤੇਵੀਚਾਰੀਨਾਮੇਨਾਮਿਸਮਾਇਦਾ॥੧੬॥
੧॥੧੫॥ਮਾਰੂਮਹਲਾ੩ ॥ਆਪੇਸ੍ਰਿਸਟਿਹੁਕਮਿਸਭਸਾਜੀ॥ਆਪੇਥਾਪਿ
ਉਥਾਪਿਨਿਵਾਜੀ॥ਆਪੇਨਿਆਉਕਰੇਸਭੁਸਾਚਾਸਾਚੇਸਾਚਿਮਿਲਾਇਦਾ॥੧॥
ਕਾਇਆਕੋਟੁਹੈਆਕਾਰਾ॥ਮਾਇਆਮੋਹੁਪਸਰਿਆਪਾਸਾਰਾ॥ਬਿਨੁਸਬਦੈਭ
ਸਮੈਕੀਢੇਰੀਖੇਹੂਖੇਹਰਲਾਇਦਾ॥੨॥ਕਾਇਆਕੰਚਨਕੋਟੁਅਪਾਰਾ॥ਜਿਸੁਵਿ
ਚਿਰਵਿਆਸਬਦੁਅਪਾਰਾ॥ਗੁਰਮੁਖਿਗਾਵੈਸਦਾਗੁਣਸਾਚੇਮਿਲਿਪ੍ਰੀਤਮਸੁਖੁਪਾ
ਇਦਾ॥੩॥ਕਾਇਆਹਰਿਮੰਦਰੁਹਰਿਆਪਿਸਵਾਰੇ॥ਤਿਸੁਵਿਚਿਹਰਿਜੀਉਵਸੈ
ਮੁਰਾਰੇ॥ਗੁਰਕੈਸਬਦਿਵਣਜਨਿਵਾਪਾਰੀਨਦਰੀਆਪਿਮਿਲਾਇਦਾ॥੪॥ਸੋਸੂਚਾਜਿਕ
ਰੋਧੁਨਿਵਾਰੈ॥ਸਬਦੇਬੂਝੈਆਪੁਸਵਾਰੈ॥ਆਪੇਕਰੇਕਰਾਏਕਰਤਾਆਪੇਮੰਨਿਵਸਾ
ਇਦਾ॥੫॥ਨਿਰਮਲਭਗਤਿਹੈਨਿਰਾਲੀ॥ਮਨੁਤਨੁਧੋਵਹਿਸਬਦਿਵੀਚਾਰੀ॥ਅ
ਨਦਿਨੁਸਦਾਰਹੈਰੰਗਿਰਾਤਾਕਰਿਕਿਰਪਾਭਗਤਿਕਰਾਇਦਾ॥੬॥ਇਸੁਮਨਮੰਦਰ
ਮਹਿਮਨੂਆਧਾਵੈ॥ਸੁਖੁਪਲਰਿਤਿਆਗਿਮਹਾਦੁਖੁਪਾਵੈ॥ਬਿਨੁਸਤਿਗੁਰਭੇਟੇ
ਠਉਰਨਪਾਵੈਆਪੇਖੇਲੁਕਰਾਇਦਾ॥੭॥ਆਪਿਅਪਰੰਪਰੁਆਪਿਵੀਚਾਰੀ॥ਆ
ਪੇਮੇਲੇਕਰਣੀਸਾਰੀ॥ਕਿਆਕੋਕਾਰਕਰੇਵੇਚਾਰਾਆਪੇਬਖਸਿਮਿਲਾਇਦਾ॥੮
॥ਆਪੇਸਤਿਗੁਰੁਮੇਲੇਪੂਰਾ॥ਸਚੈਸਬਦਿਮਹਾਬਲਸੂਰਾ॥ਆਪੇਮੇਲੇਦੇਵਡਿ
ਆਈਸਚੇਸਿਉਚਿਤੁਲਾਇਦਾ॥੯॥ਘਰਹੀਅੰਦਰਿਸਾਚਾਸੋਈ॥ਗੁਰਮੁਖਿਵਿ

ਰਲਾਬੂਝੈਕੋਈ॥ਨਾਮੁਨਿਧਾਨੁਵਸਿਆਘਟਅੰਤਰਿਰਸਨਾਨਾਮੁਧਿਆਇਦਾ॥੧੦
॥ਦਿਸੰਤਰੁਭਵੈਅੰਤਰੁਨਹੀਭਾਲੇ॥ਮਾਇਆਮੋਹਿਬਧਾਜਮਕਾਲੇ॥ਜਮਕੀਫਾਸੀ
ਕਬਹੂਨਤੂਟੈਦੂਜੈਭਾਇਭਰਮਾਇਦਾ॥੧੧॥ਜਪੁਤਪੁਸੰਜਮੁਹੋਰੁਕੋਈਨਾਹੀ॥ਜ
ਬਲਗੁਗੁਰਕਾਸਬਦੁਨਕਮਾਹੀ॥ਗੁਰਕੈਸਬਦਿਮਿਲਿਆਸਚੁਪਾਇਆ॥ਸਚੇਸ
ਚਿਸਮਾਇਦਾ॥੧੨॥ਕਾਮਕਰੋਧੁਸਬਲਸੰਸਾਰਾ॥ਬਹੁਕਰਮਕਮਾਵਹਿਸਭੁਦੁ
ਖਕਾਪਸਾਰਾ॥ਸਤਿਗੁਰਸੇਵਹਿਸੇਸੁਖੁਪਾਵਹਿਸਚੈਸਬਦਿਮਿਲਾਇਦਾ॥੧੩॥
ਪਉਣੁਪਾਣੀਹੈਬੈਸੰਤਰੁ॥ਮਾਇਆਮੋਹੁਵਰਤੈਸਭਅੰਤਰਿ॥ਜਿਨਿਕੀਤੇਜਾਤਿ
ਸੈਪਛਾਣਹਿਮਾਇਆਮੋਹੁਚੁਕਾਇਦਾ॥੧੪॥ਇਕਿਮਾਇਆਮੋਹਿਗਰਬਿਵਿ
ਆਪੇ॥ਹਉਮੈਹੋਇਰਹੇਹੈਆਪੇ॥ਜਮਕਾਲੈਕੀਖਬਰਿਨਪਾਈਅੰਤਿਗਇਆ
ਪਛੁਤਾਇਦਾ॥੧੫॥ਜਿਨਿਉਪਾਏਸੋਬਿਧਿਜਾਣੈ॥ਗੁਰਮੁਖਿਦੇਵੈਸਬਦੁਪਛਾ
ਣੈ॥ਨਾਨਕਦਾਸੁਕਹੈਬੇਨੰਤੀਸਚਿਨਾਮਿਚਿਤੁਲਾਇਦਾ॥੧੬॥੨॥੧੬॥ਮਾਰੂਮ
ਹਲਾ੩ ॥ਆਦਿਜੁਗਾਦਿਦਇਆਪਤਿਦਾਤਾ॥ਪੂਰੇਗੁਰਕੈਸਬਦਿਪਛਾ
ਤਾ॥ਤੁਧੁਨੋਸੇਵਹਿਸੇਤੁਝਹਿਸਮਾਵਹਿਤੂਆਪੇਮੇਲਿਮਿਲਾਇਦਾ॥੧॥ਅਗਮ
ਅਗੋਚਰੁਕੀਮਤਿਨਹੀਪਾਈ॥ਜੀਅਜੰਤਤੇਰੀਸਰਣਾਈ॥ਜਿਉਤੁਧੁਭਾਵੈਤਿਵੈ
ਚਲਾਵਹਿਤੂਆਪੇਮਾਰਗਿਪਾਇਦਾ॥੨॥ਹੈਭੀਸਾਚਾਹੋਸੀਸੋਈ॥ਆਪੇਸਾਜੇ
ਅਵਰੁਨਕੋਈ॥ਸਭਨਾਸਾਰਕਰੇਸੁਖਦਾਤਾਆਪੇਰਿਜਕੁਪਹੁਚਾਇਦਾ॥੩॥ਅ
ਗਮਅਗੋਚਰੁਅਲਖਅਪਾਰਾ॥ਕੋਇਨਜਾਣੈਤੇਰਾਪਰਵਾਰਾ॥ਆਪਣਾਆਪੁ
ਪਛਾਣਹਿਆਪੇਗੁਰਮਤੀਆਪਿਬੁਝਾਇਦਾ॥੪॥ਪਾਤਾਲਪੁਰੀਆਲੋਅਆ
ਕਾਰਾ॥ਤਿਸੁਵਿਚਿਵਰਤੈਹੁਕਮੁਕਰਾਰਾ॥ਹੁਕਮੇਸਾਜੇਹੁਕਮੇਢਾਹੇਹੁਕਮੇਮੇਲਿਮਿ
ਲਾਇਦਾ॥੫॥ਹੁਕਮੈਬੂਝੈਸੁਹੁਕਮੁਸਲਾਹੇ॥ਅਗਮਅਗੋਚਰਵੇਪਰਵਾਹੇ॥
ਜੇਹੀਮਤਿਦੇਹਿਸੋਹੋਵੈਤੂਆਪੇਸਬਦਿਬੁਝਾਇਦਾ॥੬॥ਅਨਦਿਨੁਆਰਜਾਛਿ
ਜਦੀਜਾਏ॥ਰੈਣਿਦਿਨਸੁਦੁਇਸਾਖੀਆਏ॥ਮਨਮੁਖਿਅੰਧੁਨਚੇਤੈਮੂੜਾਸਿਰ
ਊਪਰਿਕਾਲੁਰੂਆਇਦਾ॥੭॥ਮਨੁਤਨੁਸੀਤਲੁਗੁਰਚਰਣੀਲਾਗਾ॥ਅੰਤਰਿਭ

ਰਮੁਗਾਇਆਭਉਭਾਗਾ॥ਸਦਾਅਨੰਦੁਸਚੇਗੁਣਗਾਵਹਿਸਚੁਬਾਣੀਬੋਲਾਇਦਾ॥
੮॥ਜਿਨਿਤੂਜਾਤਾਕਰਮਬਿਧਾਤਾ॥ਪੂਰੈਭਾਗਿਗੁਰਸਬਦਿਪਛਾਤਾ॥ਜਤਿਪਤਿ
ਸਚੁਸਚਾਸਚੁਸੋਈਹਉਮੈਮਾਰਿਮਿਲਾਇਦਾ॥੯॥ਮਨੁਕਠੋਰੁਦੂਜੈਭਾਇਲਾਗਾ
॥ਭਰਮੇਭੂਲਾਫਿਰੈਅਭਾਗਾ॥ਕਰਮੁਹੋਵੈਤਾਸਤਿਗੁਰੁਸੇਵੇਸਹਜੇਹੀਸੁਖੁਪਾਇਦਾ॥
੧੦॥ਲਖਚਉਰਾਸੀਹਆਪਿਉਪਾਏ॥ਮਾਨਸਜਨਮਿਗੁਰਭਗਤਿਦ੍ਰਿੜਾਏ॥
ਬਿਨੁਭਗਤੀਬਿਸਟਾਵਿਚਿਵਾਸਾਬਿਸਟਾਵਿਚਿਫਿਰਿਪਾਇਦਾ॥੧੧॥ਕਰ
ਮੁਹੋਵੈਗੁਰੁਭਗਤਿਦ੍ਰਿੜਾਏ॥ਵਿਣੁਕਰਮਾਕਿਉਪਾਇਆਜਾਏ॥ਆਪੇਕਰੇਕਰਾਏ
ਕਰਤਾਜਿਉਭਾਵੈਤਿਵੈਚਲਾਇਦਾ॥੧੨॥ਸਿਮ੍ਰਿਤਿਸਾਸਤਅੰਤੁਨਜਾਣੈ॥ਮੂਰ
ਖੁਅੰਧਾਤਤੁਨਪਛਾਣੈ॥ਆਪੇਕਰੇਕਰਾਏਕਰਤਾਆਪੇਭਰਮਿਭੁਲਾਇਦਾ॥੧੩॥
ਸਭੁਕਿਛੁਆਪੇਆਪਿਕਰਾਏ॥ਆਪੇਸਿਰਿਸਿਰਿਧੰਧੈਲਾਏ॥ਆਪੇਥਾਪਿਉਥ
ਪੇਵੇਖੈਗੁਰਮੁਖਿਆਪਿਬੁਝਾਇਦਾ॥੧੪॥ਸਚਾਸਾਹਿਬੁਗਹਿਰਗੰਭੀਰਾ॥ਸਦਾਸ
ਲਾਹੀਤਾਮਨੁਧੀਰਾ॥ਅਗਮਅਗੋਚਰੁਕੀਮਤਿਨਹੀਪਾਈਗੁਰਮੁਖਿਮੰਨਿਵਸਾਇ
ਦਾ॥੧੫॥ਆਪਿਨਿਰਾਲਮੁਹੋਰਧੰਧੈਲੋਈ॥ਗੁਰਪਰਸਾਦੀਬੂਝੈਕੋਈ॥ਨਾਮ
ਮੁਵਸੈਘਟਅੰਤਰਿਗੁਰਮਤੀਮੇਲਿਮਿਲਾਇਦਾ॥੧੬॥੩॥੧੭॥ਮਾਰੂਮਹਲਾ੩
॥ਜੁਗਛਤੀਹਕੀਓਗੁਬਾਰਾ॥ਤੂਆਪੇਜਾਣਹਿਸਿਰਜਣਹਾਰਾ॥ਹੋਰਕਿਆ
ਕੋਕਹੈਕਿਆਖਿਵਖਾਣੈਤੂਆਪੇਕੀਮਤਿਪਾਇਦਾ॥੧॥ਓਅੰਕਾਰਿਸਭਸ੍ਰਿਸਟਿ
ਉਪਾਈ॥ਸਭੁਖੇਲੁਤਮਾਸਾਤੇਰੀਵਡਿਆਈ॥ਆਪੇਵੇਕਕਰੇਸਭਿਸਾਚਾਆਪੇ
ਭੰਨਿਘੜਾਇਦਾ॥੨॥ਬਾਜੀਗਰਿਇਕਬਾਜੀਪਾਈ॥ਪੂਰੇਗੁਰਤੇਨਦਰੀਆਈ
॥ਸਦਾਅਲਿਪਤੁਰਹੈਗੁਰਸਬਦੀਸਾਚੇਸਿਉਚਿਤੁਲਾਇਦਾ॥੩॥ਬਾਜਹਿਬਾਜੇ
ਧੁਨਿਆਕਾਰਾ॥ਆਪਿਵਜਾਏਵਜਾਵਣਹਾਰਾ॥ਘਟਿਘਟਿਪਵਣੁਵਹੈਇਕ
ਰੰਗੀਮਿਲਿਪਵਣੈਸਭਵਜਾਇਦਾ॥੪॥ਕਰਤਾਕਰੇਸੁਨਿਹਚਉਹੋਵੈ॥ਗੁਰਕੈਸ
ਬਦਿਹਉਮੈਖੋਵੈ॥ਗੁਰਪਰਸਾਦੀਕਿਸੈਦੇਵਡਿਆਈਨਾਮੋਨਾਮੁਧਿਆਇਦਾ
॥੫॥ਗੁਰਸੇਵੇਜੇਵਡੁਹੋਰੁਲਾਹਾਨਾਹੀ॥ਨਾਮੁਮੰਨਿਵਸੈਨਾਮੋਸਾਲਾਹੀ॥ਨਾਮੋ

ਗੁਸਦਾਸੁਖਦਾਤਾਨਾਮੋਲਾਹਾਪਾਇਦਾ॥੬॥ਬਿਨੁਨਾਵੈਸਭਦੁਖੁਸੰਸਾਰਾ॥ਬਹੁਕਰ
ਮਕਮਾਵਹਿਵਧਹਿਵਿਕਾਰਾ॥ਨਾਮੁਨਸੇਵਹਿਕਿਉਸੁਖੁਪਾਈਐਬਿਨੁਨਾਵੈਦੁਖੁਪ
ਾਇਦਾ॥੭॥ਆਪਿਕਰੇਤੈਆਪਿਕਰਾਏ॥ਗੁਰਪਰਸਾਦੀਕਿਸੈਬੁਝਾਏ॥ਗੁਰਮੁ
ਖਿਹੋਵਹਿਸੇਬੰਧਨਤੋੜਹਿਮੁਕਤੀਕੈਘਰਿਪਾਇਦਾ॥੮॥ਗਣਤਗਣੈਸੋਜਲੈਸੰਸ
ਾਰਾ॥ਸਹਸਾਮੂਲਿਨਚੁਕੈਵਿਕਾਰਾ॥ਗੁਰਮੁਖਿਹੋਵੈਸੁਗਣਤਚੁਕਾਏਸਚੇਸਚਿਸਮਾਇ
ਦਾ॥੯॥ਜੇਸਚੁਦੇਇਤਾਪਾਏਕੋਈ॥ਗੁਰਪਰਸਾਦੀਪਰਗਟੁਹੋਈ॥ਸਚੁਨਾਮੁਸਾਲ
ਹੇਰੰਗਿਰਾਤਾਗੁਰਕਿਰਪਾਤੇਸੁਖੁਪਾਇਦਾ॥੧੦॥ਜਪੁਤਪੁਸੰਜਮੁਨਾਮੁਪਿਆਰਾ॥ਕਿ
ਲਵਿਖਕਾਟੇਕਾਟਣਹਾਰਾ॥ਹਰਿਕੈਨਾਇਤਨੁਮਨੁਸੀਤਲੁਹੋਆਸਹਜੇਸਹਜਿਸਮਾ
ਇਦਾ॥੧੧॥ਅੰਤਰਿਲੋਭੁਮਨਿਮੈਲੈਮਲੁਲਾਏ॥ਮੈਲੇਕਰਮਕਰੇਦੁਖੁਪਾਏ॥ਕੂ
ੜੋਕੂੜੁਕਰੇਵਾਪਾਰਾਕੂੜੁਬੋਲਿਦੁਖੁਪਾਇਦਾ॥੧੨॥ਨਿਰਮਲਬਾਣੀਕੋਮੰਨਿਵਸਾ
ਏ॥ਗੁਰਪਰਸਾਦੀਸਹਸਾਜਾਏ॥ਗੁਰਕੈਭਾਣੈਚਲੈਦਿਨੁਰਾਤੀਨਾਮੁਚੇਤਿਸੁਖੁਪਾਇ
ਦਾ॥੧੩॥ਆਪਿਸਿਰੰਦਾਸਚਾਸੋਈ॥ਆਪਿਉਪਾਇਖਪਾਏਸੋਈ॥ਗੁਰਮੁਖਿਹੋਵੈਸੁ
ਸਦਾਸਲਾਹੇਮਿਲਿਸਾਚੇਸੁਖੁਪਾਇਦਾ॥੧੪॥ਅਨੇਕਜਤਨਕਰੇਇੰਦ੍ਰੀਵਸਿਨਹੋ
ਈ॥ਕਾਮਿਕਰੋਧਿਜਲੈਸਭੁਕੋਈ॥ਸਤਿਗੁਰਸੇਵੇਮਨੁਵਸਿਆਵੈਮਨਮਾਰੇਮਨਹਿ
ਸਮਾਇਦਾ॥੧੫॥ਮੇਰਾਤੇਰਾਤੁਧੁਆਪੇਕੀਆ॥ਸਭਿਤੇਰੇਜੰਤਤੇਰੇਸਭਿਜੀਆ
॥ਨਾਨਕਨਾਮੁਸਮਾਲਿਸਦਾਤੂਗੁਰਮਤੀਮੰਨਿਵਸਾਇਦਾ॥੧੬॥੪॥੧੮॥ਮਾਰੂਮਹ
ਲਾ੩ ॥ਹਰਿਜੀਉਦਾਤਾਅਗਮਅਥਾਹਾ॥ਓਸੁਤਿਲੁਨਤਮਾਇਵੇਪਰਵਾ
ਹਾ॥ਤਿਸਨੋਅਪੜਿਨਸਕੈਕੋਈਆਪੇਮੇਲਿਮਿਲਾਇਦਾ॥੧॥ਜੋਕਿਛੁਕਰੈਸੁਨਿਹਚ
ਉਹੋਈ॥ਤਿਸੁਬਿਨੁਦਾਤਾਅਵਰੁਨਕੋਈ॥ਜਿਸਨੋਨਾਮਦਾਨੁਕਰੇਸੋਪਾਏਗੁਰਸ
ਬਦੀਮੇਲਾਇਦਾ॥੨॥ਚਉਦਹਭਵਣਤੇਰੇਹਟਨਾਲੇ॥ਸਤਿਗੁਰਿਦਿਖਾਏਅੰ
ਤਰਿਨਾਲੇ॥ਨਾਵੈਕਾਵਾਪਾਰੀਹੋਵੈਗੁਰਸਬਦੀਕੋਪਾਇਦਾ॥੩॥ਸਤਿਗੁਰਿਸੇਵਿ
ਐਸਹਜਅਨੰਦਾ॥ਹਿਰਦੈਆਇਵੁਠਾਗੋਵਿੰਦਾ॥ਸਹਜੇਭਗਤਿਕਰੇਦਿਨੁਰਾਤੀ
ਆਪੇਭਗਤਿਕਰਾਇਦਾ॥੪॥ਸਤਿਗੁਰਤੇਵਿਛੁੜੇਤਿਨੀਦੁਖੁਪਾਇਆ॥ਅਨ

ਰਿਵਿਨੁਮਾਰੀਆਹਿਦੁਖੁਸਬਾਇਆ॥ਮਥੇਕਾਲੇਮਹਲੁਨਪਾਵਹਿਦੁਖਹੀਵਿਚਿਦੁਖੁਪਾ
ਇਦਾ॥੫॥ਸਤਿਗੁਰੁਸੇਵਹਿਸੇਵਡਭਾਗੀ॥ਸਹਜਭਾਇਸਚੀਲਿਵਲਾਗੀ॥ਸਚੋਸ
ਚੁਕਮਾਵਹਿਸਦਹੀਸਚੈਮੇਲਿਮਿਲਾਇਦਾ॥੬॥ਜਿਸਨੋਸਚਾਦੇਇਸੁਪਾਏ॥ਅੰਤ
ਰਿਸਾਚੁਭਰਮੁਚੁਕਾਏ॥ਸਚੁਸਚੈਕਾਆਪੇਦਾਤਾਜਿਸੁਦੇਵੈਸੋਸਚੁਪਾਇਦਾ॥੭॥ਆ
ਪੇਕਰਤਾਸਭਨਾਕਾਸੋਈ॥ਜਿਸਨੋਆਪਿਬੁਝਾਏਬੂਝੈਕੋਈ॥ਆਪੇਬਖਸੇਦੇਵਡਿ
ਆਈਆਪੇਮੇਲਿਮਿਲਾਇਦਾ॥੮॥ਹਉਮੈਕਰਦਿਆਜਨਮੁਗਵਾਇਆ॥ਆ
ਗੈਮੋਹੁਨਚੂਕੈਮਾਇਆ॥ਅਗੈਜਮਕਾਲੁਲੇਖਾਲੇਵੈਜਿਉਤਿਲਘਾਣੀਪੀੜਾਇ
ਦਾ॥੯॥ਪੂਰੈਭਾਗਿਗੁਰਸੇਵਾਹੋਈ॥ਨਦਰਿਕਰੇਤਾਸੇਵੇਕੋਈ॥ਜਮਕਾਲੁਤਿਸੁਨੇੜਿ
ਨਆਵੈਮਹਲਿਸਚੈਸੁਖੁਪਾਇਦਾ॥੧੦॥ਤਿਨਸੁਖੁਪਾਇਆਜੋਤੁਧੁਭਾਏ॥ਪੂਰੈ
ਭਾਗਿਗੁਰਸੇਵਾਲਾਏ॥ਤੇਰੈਹਥਿਹੈਸਭਵਡਿਆਈਜਿਸੁਦੇਵਹਿਸੋਪਾਇਦਾ॥੧੧
॥ਅੰਦਰਿਪਰਗਾਸੁਗੁਰੂਤੇਪਾਏ॥ਨਾਮੁਪਦਾਰਥੁਮੰਨਿਵਸਾਏ॥ਗਿਆਨਰਤਨੁਸ
ਦਾਘਟਿਚਾਨਣੁਅਗਿਆਨਅੰਧੇਰੁਗਵਾਇਦਾ॥੧੨॥ਅਗਿਆਨੀਅੰਧੇਦੂਜੈਲਾ
ਗੇ॥ਬਿਨੁਪਾਣੀਡੁਬਿਮੁਏਅਭਾਗੇ॥ਚਲਦਿਆਘਰੁਦਰੁਨਦਰਿਨਆਵੈਜਮਦ
ਰਿਬਾਧਾਦੁਖੁਪਾਇਦਾ॥੧੩॥ਬਿਨੁਸਤਿਗੁਰਸੇਵੇਮੁਕਤਿਨਹੋਈ॥ਗਿਆਨੀਧਿਆ
ਨੀਪੂਛਹੁਕੋਈ॥ਸਤਿਗੁਰੁਸੇਵੇਤਿਸੁਮਿਲੈਵਡਿਆਈਦਰਿਸਚੈਸੋਭਾਪਾਇਦਾ॥
੧੪॥ਸਤਿਗੁਰਨੋਸੇਵੇਤਿਸੁਆਪਿਮਿਲਾਏ॥ਮਮਤਾਕਾਟਿਸਚਿਲਿਵਲਾਏ॥ਸ
ਦਾਸਚੁਵਣਜਹਿਵਾਪਾਰੀਨਾਮੋਲਾਹਾਪਾਇਦਾ॥੧੫॥ਆਪੇਕਰੇਕਰਾਏਕਰਤਾ॥ਸ
ਬਦਿਮਰੈਸੋਈਜਨੁਮੁਕਤਾ॥ਨਾਨਕਨਾਮੁਵਸੈਮਨਅੰਤਰਿਨਾਮੋਨਾਮੁਧਿਆਇਦਾ॥
੧੬॥੫॥੧੯॥ਮਾਰੂਮਹਲਾ੩ ॥ਜੋਤੁਧੁਕਰਣਾਸੋਕਰਿਪਾਇਆ॥ਭਾਣੇਵਿ
ਚਿਕੋਵਿਰਲਾਆਇਆ॥ਭਾਣਾਮੰਨੇਸੋਸੁਖੁਪਾਏਭਾਣੇਵਿਚਿਸੁਖੁਪਾਇਦਾ॥
ਗੁਰਮੁਖਿਤੇਰਾਭਾਣਾਭਾਵੈ॥ਸਹਜੇਹੀਸੁਖੁਸਚੁਕਮਾਵੈ॥ਭਾਣੇਨੋਲੋਚੈਬਹੁਤੇਰੀ
ਆਪਣਾਭਾਣਾਆਪਿਮਨਾਇਦਾ॥੨॥ਤੇਰਾਭਾਣਾਮੰਨੇਸੁਮਿਲੈਤੁਧੁਆਏ॥ਜਿ
ਭਾਣਾਭਾਵੈਸੋਤੁਝਹਿਸਮਾਏ॥ਭਾਣੇਵਿਚਿਵਡੀਵਡਿਆਈਭਾਣਾਕਿਸਹਿਕਰਾ

ਦਾ॥੩॥ਜਾਤਿਸੁਭਾਵੈਤਾਗੁਰੂਮਿਲਾਏ॥ਗੁਰਮੁਖਿਨਾਮੁਪਦਾਰਥੁਪਾਏ॥ਤੁਧੁਆ
ਪਣੈਭਾਣੈਸਭਿਸਿਸਟਿਉਪਾਈਜਿਸਨੋਭਾਣਾਦੇਹਿਤਿਸੁਭਾਇਦਾ॥੪॥ਮਨ ੫੪੬
ਮੁਖੁਅੰਧੁਕਰੇਚਤੁਰਾਈ॥ਭਾਣਾਨਮੰਨੇਬਹੁਤੁਦੁਖੁਪਾਈ॥ਭਰਮੇਭੂਲਾਆਵੈ
ਜਾਏ॥ਘਰੁਮਹਲੁਨਕਬਹੂਪਾਇਦਾ॥੫॥ਸਤਿਗੁਰੁਮੇਲੇਦੇਵਡਿਆਈ॥ਸਤਿ
ਗੁਰਕੀਸੇਵਾਧੁਰਿਫੁਰਮਾਈ॥ਸਤਿਗੁਰਸੇਵੇਤਾਨਾਮੁਪਾਏਨਾਮੇਹੀਸੁਖੁਪਾਇਦਾ॥
੬॥ਸਭਨਾਵਹੁਉਪਜੈਨਾਵਹੁਛੀਜੈ॥ਗੁਰਕਿਰਪਾਤੇਮਨੁਤਨੁਭੀਜੈ॥ਰਸਨਾਨਾ
ਮੁਧਿਆਏਰਸਿਭੀਜੈਰਸਹੀਤੇਰਸੁਪਾਇਦਾ॥੭॥ਮਹਲੈਅੰਦਰਿਮਹਲੁਕੋਪਾ
ਏ॥ਗੁਰਕੈਸਬਦਿਸਾਚਿਚਿਤੁਲਾਏ॥ਜਿਸਨੋਸਚੁਦੇਇਸੋਈਸਚੁਪਾਏਸਚੇਸ
ਚਿਮਿਲਾਇਦਾ॥੮॥ਨਾਮੁਵਿਸਾਰਿਮਨਿਤਨਿਦੁਖੁਪਾਇਆ॥ਮਾਇਆਮੋਹ
ਸਭੁਰੋਗੁਕਮਾਇਆ॥ਬਿਨੁਨਾਵੈਮਨੁਤਨੁਹੈਕੁਸਟੀਨਰਕੇਵਾਸਾਪਾਇਦਾ॥੯॥
ਨਾਮਿਰਤੇਤਿਨਨਿਰਮਲਦੇਹਾ॥ਨਿਰਮਲਹੰਸਾਸਦਾਸੁਖੁਨੇਹਾ॥ਨਾਮੁਸਲਾਹਿਸ
ਦਾਸੁਖੁਪਾਇਆਨਿਜਘਰਿਵਾਸਾਪਾਇਦਾ॥੧੦॥ਸਭੁਕੋਵਣਜੁਕਰੇਵਾਪਾਰਾ॥
ਵਿਣੁਨਾਵੈਸਭੁਤੋਟਾਸੰਸਾਰਾ॥ਨਾਗੋਆਇਆਨਾਗੋਜਾਸੀਵਿਣੁਨਾਵੈਦੁਖੁਪਾਇ
ਦਾ॥੧੧॥ਜਿਸਨੋਨਾਮੁਦੇਇਸੋਪਾਏ॥ਗੁਰਕੈਸਬਦਿਹਰਿਮੰਨਿਵਸਾਏ॥ਗੁਰ
ਕਿਰਪਾਤੇਨਾਮੁਵਸਿਆਘਟਅੰਤਰਿਨਾਮੋਨਾਮੁਧਿਆਇਦਾ॥੧੨॥ਨਾਵੈਨੋਲੋ
ਚੈਜੇਤੀਸਭਆਈ॥ਨਾਉਤਿਨਾਮਿਲੈਧੁਰਿਪੂਰਬਿਕਮਾਈ॥ਜਿਨੀਨਾਉਪਾਇ
ਆਸੇਵਡਭਾਗੀਗੁਰਕੈਸਬਦਿਮਿਲਾਇਦਾ॥੧੩॥ਕਾਇਆਕੋਟੁਅਤਿਅਪ
ਰਾ॥ਤਿਸੁਵਿਚਿਬਹਿਪ੍ਰਭੁਕਰੇਵੀਚਾਰਾ॥ਸਚਾਨਿਆਉਸਚੋਵਾਪਾਰਾਨਿਹਚਲੁ
ਵਾਸਾਪਾਇਦਾ॥੧੪॥ਅੰਤਰਘਰਬੰਕੇਥਾਨੁਸੁਹਾਇਆ॥ਗੁਰਮੁਖਿਵਿਰਲੈ
ਕਿਨੈਥਾਨੁਪਾਇਆ॥ਇਤੁਸਾਥਿਨਿਬਹੈਸਾਲਾਹੇਸਚੇਹਰਿਸਚਾਮੰਨਿਵਸਾਇ
ਦਾ॥੧੫॥ਮੇਰੈਕਰਤੈਇਕਬਣਤਬਣਾਈ॥ਇਸੁਦੇਹੀਵਿਚਿਸਭਵਥੁਪਾਈ॥
ਨਾਨਕਨਾਮੁਵਣਜਹਿਰੰਗਿਰਾਤੇਗੁਰਮੁਖਿਕੋਨਾਮੁਪਾਇਦਾ॥੧੬॥੬॥੨੦॥ਮਾ
ਰੂਮਹਲਾ੩ ॥ਕਾਇਆਕੰਚਨੁਸਬਦੁਵੀਚਾਰਾ॥ਤਿਥੈਹਰਿਵਸੈਜਿਸ

ਦਾਅੰਤੁਨਪਾਰਾਵਾਰਾ॥ਅਨਦਿਨੁਹਰਿਸੇਵਿਹੁਸਚੀਬਾਣੀਹਰਿਜੀਉਸਬਦਿਮਿਲਾ
ਇਦਾ॥੧॥ਹਰਿਚੇਤਹਿਤਿਨਬਲਿਹਾਰੈਜਾਉ॥ਗੁਰਕੈਸਬਦਿਤਿਨਮੇਲਿਮਿਲਾਉ
॥ਤਿਨਕੀਧੂਰਿਲਾਈਮੁਖਿਮਸਤਕਿਸਤਸੰਗਤਿਬਹਿਗੁਣਗਾਇਦਾ॥੨॥ਹਰਿ
ਕੇਗੁਣਗਾਵਾਜੇਹਰਿਪ੍ਰਭਭਾਵਾ॥ਅੰਤਰਿਹਰਿਨਾਮੁਸਬਦਿਸੁਹਾਵਾ॥ਗੁਰਬਾਣੀ
ਚਹੁਕੁੰਡੀਸੁਣੀਐਸਾਚੈਨਾਮਿਸਮਾਇਦਾ॥੩॥ਸੋਜਨੁਸਾਚਾਜਿਅੰਤਰੁਭਾਲੇ॥ਗੁ
ਰਕੈਸਬਦਿਹਰਿਨਦਰਿਨਿਹਾਲੇ॥ਗਿਆਨਅੰਜਨੁਪਾਏਗੁਰਸਬਦੀਨਦਰੀਨਦ
ਰਿਮਿਲਾਇਦਾ॥੪॥ਵਡੈਭਾਗਿਇਹੁਸਰੀਰੁਪਾਇਆ॥ਮਾਣਸਜਨਮਿਸਬਦਿ
ਚਿਤੁਲਾਇਆ॥ਬਿਨੁਸਬਦੈਸਭੁਅੰਧਅੰਧੇਰਾਗੁਰਮੁਖਿਕਿਸਹਿਬੁਝਾਇਦ
ਾ॥੫॥ਇਕਿਕਿਤੁਆਏਜਨਮੁਗਵਾਏ॥ਮਨਮੁਖਲਾਗੇਦੂਜੈਭਾਏ॥ਏਹਵੇਲ
ਾਫਿਰਿਹਾਥਿਨਆਵੈਪਗਿਖਿਸਿਐਪਛੁਤਾਇਦਾ॥੬॥ਗੁਰਕੈਸਬਦਿਪਵਿ
ਤ੍ਰੁਸਰੀਰਾ॥ਤਿਸੁਵਿਚਿਵਸੈਸਚੁਗੁਣੀਗਹੀਰਾ॥ਸਚੋਸਚੁਵੇਖੈਸਭਥਾਈਸਚੁ
ਸੁਣਿਮੰਨਿਵਸਾਇਦਾ॥੭॥ਹਉਮੈਗਣਤਗੁਰਸਬਦਿਨਿਵਾਰੇ॥ਹਰਿਜੀਉਹਿ
ਰਦੈਰਖਹੁਉਰਿਧਾਰੇ॥ਗੁਰਕੈਸਬਦਿਸਦਾਸਾਲਾਹੇਮਿਲਿਸਾਚੇਸੁਖੁਪਾਇਦ
ਾ॥੮॥ਸੋਚੇਤੇਜਿਸੁਆਪਿਚੇਤਾਏ॥ਗੁਰਕੈਸਬਦਿਵਸੈਮਨਿਆਏ॥ਆਪੇਵੇਖੈ
ਆਪੇਬੂਝੈਆਪੈਆਪੁਸਮਾਇਦਾ॥੯॥ਜਿਨਿਮਨਿਵਿਚਿਵਥੁਪਾਈਸੋਈਜਾ
ਣੈ॥ਗੁਰਕੈਸਬਦੇਆਪੁਪਛਾਣੈ॥ਆਪੁਪਛਾਣੈਸੋਈਜਨੁਨਿਰਮਲੁਬਾਣੀ
ਸਬਦੁਸੁਣਾਇਦਾ॥੧੦॥ਏਹਕਾਇਆਪਵਿਤੁਹੈਸਰੀਰੁ॥ਗੁਰਸਬਦੀਚੇਤੈ
ਗੁਣੀਗਹੀਰੁ॥ਅਨਦਿਨੁਗੁਣਗਾਵੈਰੰਗਿਰਾਤਾਗੁਣਕਹਿਗੁਣੀਸਮਾਇਦਾ॥
੧੧॥ਏਹੁਸਰੀਰੁਸਭਮੂਲੁਹੈਮਾਇਆ॥ਦੂਜੈਭਾਇਭਰਮਿਭੁਲਾਇਆ॥ਹ
ਰਿਨਚੇਤੈਸਦਾਦੁਖੁਪਾਏਬਿਨੁਹਰਿਚੇਤੇਦੁਖੁਪਾਇਦਾ॥੧੨॥ਜਿਸਤਿਗੁਰੁਸੇ
ਵੇਸੋਪਰਵਾਣੁ॥ਕਾਇਆਹੰਸੁਨਿਰਮਲੁਦਰਿਸਚੈਜਾਣੁ॥ਹਰਿਸੇਵੇਹਰਿਮੰ
ਨਿਵਸਾਏਸੋਹੈਹਰਿਗੁਣਗਾਇਦਾ॥੧੩॥ਬਿਨੁਭਾਗਾਗੁਰੁਸੇਵਿਆਨਜਾਇ
॥ਮਨਮੁਖਭੂਲੇਮੁਏਬਿਲਲਾਇ॥ਜਿਨਕਉਨਦਰਿਹੋਵੈਗੁਰਕੇਰੀਹਰਿਜੀਉ

ਆਪਿਮਿਲਾਇਦਾ॥੧੪॥ਕਾਇਆਕੋਟੁਪਕੇਹਟਨਾਲੇ॥ਗੁਰਮੁਖਿਲੇਵੈਵਸ
ਤੁਸਮਾਲੇ॥ਹਰਿਕਾਨਾਮੁਧਿਆਇਦਿਨੁਰਾਤੀਊਤਮਪਦਵੀਪਾਇਦਾ॥੧੫॥
ਆਪੇਸਚਾਹੈਸੁਖਦਾਤਾ॥ਪੂਰੇਗੁਰਕੈਸਬਦਿਪਛਾਤਾ॥ਨਾਨਕਨਾਮੁਸਲਾਹੇਸਾ
ਚਾਪੂਰੈਭਾਗਿਕੋਪਾਇਦਾ॥੧੬॥੭॥੨੧॥ਮਾਰੂਮਹਲਾ੩॥ਨਿਰੰਕਾਰਿਆ
ਕਾਰੁਉਪਾਇਆ॥ਮਾਇਆਮੋਹੁਹੁਕਮਿਬਣਾਇਆ॥ਆਪੇਖੇਲਕਰੇਸਭਿਕ
ਰਤਾਸੁਣਿਸਾਚਾਮੰਨਿਵਸਾਇਦਾ॥੧॥ਮਾਇਆਮਾਈਤ੍ਰੈਗੁਣਪਰਸੂਤਿਜਮ
ਾਇਆ॥ਚਾਰੇਬੇਦਬ੍ਰਹਮੇਨੋਫੁਰਮਾਇਆ॥ਵਰ੍ਹੇਮਾਹਵਾਰਥਿਤੀਕਰਿਇਸੁਜਗ
ਮਹਿਸੋਝੀਪਾਇਦਾ॥੨॥ਗੁਰਸੇਵਾਤੇਕਰਣੀਸਾਰ॥ਰਾਮਨਾਮੁਰਾਖਹੁਉਰਿਧਾਰ॥
ਗੁਰਬਾਣੀਵਰਤੀਜਗਅੰਤਰਿਇਸੁਬਾਣੀਤੇਹਰਿਨਾਮੁਪਾਇਦਾ॥੩॥ਵੇਦੁਪੜੈ
ਅਨਦਿਨੁਵਾਦਸਮਾਲੇ॥ਨਾਮੁਨਚੇਤੈਬਧਾਜਮਕਾਲੇ॥ਦੂਜੈਭਾਇਸਦਾਦੁਖੁਪ
ਾਏਤ੍ਰੈਗੁਣਭਰਮਿਭੁਲਾਇਦਾ॥੪॥ਗੁਰਮੁਖਿਏਕਸੁਸਿਉਲਿਵਲਾਏ॥ਤ੍ਰਿਬਿ
ਧਿਮਨਸਾਮਨਹਿਸਮਾਏ॥ਸਾਚੈਸਬਦਿਸਦਾਹੈਮੁਕਤਾਮਾਇਆਮੋਹਿਚੁਕਾਇ
ਦਾ॥੫॥ਜੋਧੁਰਿਰਾਤੇਸੇਹੁਣਿਰਾਤੇ॥ਗੁਰਪ੍ਰਸਾਦੀਸਹਜੇਮਾਤੇ॥ਸਤਿਗੁਰੁਸੇਵਿਸ
ਦਾਪ੍ਰਭੁਪਾਇਆਆਪੈਆਪੁਮਿਲਾਇਦਾ॥੬॥ਮਾਇਆਮੋਹਿਭਰਮਿਨਪਾਏ॥
ਦੂਜੈਭਾਇਲਗਾਦੁਖੁਪਾਏ॥ਸੂਹਾਰੰਗੁਦਿਨਥੋੜੇਹੋਵੈਇਸੁਜਾਦੇਬਿਲਮਨਲਾ
ਇਦਾ॥੭॥ਏਹੁਮਨੁਭੈਭਾਇਰੰਗਾਏ॥ਇਤੁਰੰਗਿਸਾਚੇਮਾਹਿਸਮਾਏ॥ਪੂਰੈਭਾਗਿ
ਕੋਇਹੁਰੰਗੁਪਾਏਗੁਰਮਤੀਰੰਗੁਚੜਾਇਦਾ॥੮॥ਮਨਮੁਖੁਬਹੁਤੁਕਰੇਅਭਿਮਾਨੁ॥
ਦਰਗਹਕਬਹੀਨਪਾਵੈਮਾਨੁ॥ਦੂਜੈਲਾਗੇਜਨਮੁਗਵਾਇਆਬਿਨੁਬੂਝੇਦੁਖੁਪਾਇ
ਦਾ॥੯॥ਮੇਰੈਪ੍ਰਭਿਅੰਦਰਿਆਪੁਲੁਕਾਇਆ॥ਗੁਰਪਰਸਾਦੀਹਰਿਮਿਲੈਮਿਲ
ਾਇਆ॥ਸਚਾਪ੍ਰਭੁਸਚਾਵਾਪਾਰਾਨਾਮੁਅਮੋਲਕੁਪਾਇਦਾ॥੧੦॥ਇਸੁਕਾਇਆ
ਕੀਕੀਮਤਿਕਿਨੈਨਪਾਈ॥ਮੇਰੈਠਾਕੁਰਿਇਹਬਣਤਬਣਾਈ॥ਗੁਰਮੁਖਿਹੋਵੈਸੁਕ
ਾਇਆਸੋਧੈਆਪਹਿਆਪੁਮਿਲਾਇਦਾ॥੧੧॥ਕਾਇਆਵਿਚਿਤੋਟਾਕਾਇਆਵਿ
ਚਿਲਾਹਾ॥ਗੁਰਮੁਖਿਖੋਜੇਵੇਪਰਵਾਹਾ॥ਗੁਰਮੁਖਿਵਣਜਿਸਦਾਸੁਖੁਪਾਏਸਹ

ਜੋਸਹਜੀਮਿਲਾਇਦਾ॥੧੨॥ਸਚਾਮਹਲੁਸਚੇਭੰਡਾਰਾ॥ਆਪੇਦੇਵੈਦੇਵਣਹਾਰਾ॥
ਗੁਰਮੁਖਿਸਾਲਾਹੇਸੁਖਦਾਤੇਮਨਿਮੇਲੇਕੀਮਤਿਪਾਇਦਾ॥੧੩॥ਕਾਇਆਵਿਚਿਵ
ਸਤੁਕੀਮਤਿਨਹੀਪਾਈ॥ਗੁਰਮੁਖਿਆਪੇਦੇਵਡਿਆਈ॥ਜਿਸਦਾਹਟੁਸੋਈਵਥੁ
ਜਾਣੈਗੁਰਮੁਖਿਦੇਇਨਪਛੋਤਾਇਦਾ॥੧੪॥ਹਰਿਜੀਉਸਭਮਹਿਰਹਿਆਸਮਾ
ਈ॥ਗੁਰਪਰਸਾਦੀਪਾਇਆਜਾਈ॥ਆਪੇਮੇਲਿਮਿਲਾਏਆਪੇਸਬਦੇਸਹ
ਜਿਸਮਾਇਦਾ॥੧੫॥ਆਪੇਸਚਾਸਬਦਿਮਿਲਾਏ॥ਸਬਦੇਵਿਚਹੁਭਰਮੁਚੁਕਾ
ਏ॥ਨਾਨਕਨਾਮਿਮਿਲੈਵਡਿਆਈਨਾਮੇਹੀਸੁਖੁਪਾਇਦਾ॥੧੬॥੮॥੨੨॥
ਮਾਰੂਮਹਲਾ੩ ॥ਅਗਮਅਗੋਚਰਵੇਪਰਵਾਹੇ॥ਆਪੇਮਿਹਰਵਾਨਅ
ਗਮਅਥਾਹੇ॥ਅਪੜਿਕੋਇਨਸਕੈਤਿਸਨੋਗੁਰਸਬਦੀਮੇਲਾਇਆ॥੧॥ਤੁ
ਧੁਨੋਸੇਵਹਿਜੋਤੁਧੁਭਾਵਹਿ॥ਗੁਰਕੈਸਬਦੇਸਚਿਸਮਾਵਹਿ॥ਅਨਦਿਨੁਗੁਣ
ਰਵਹਿਦਿਨੁਰਾਤੀਰਸਨਾਹਰਿਰਸੁਭਾਇਆ॥੨॥ਸਬਦਿਮਰਹਿਸੇਮਰਣੁਸਵਾ
ਰਹਿ॥ਹਰਿਕੇਗੁਣਹਿਰਦੈਉਰਧਾਰਹਿ॥ਜਨਮੁਸਫਲੁਹਰਿਚਰਣੀਲਾਗੇ
ਦੂਜਾਭਾਉਚੁਕਾਇਆ॥੩॥ਹਰਿਜੀਉਮੇਲੇਆਪਿਮਿਲਾਏ॥ਗੁਰਕੈਸਬਦੈ
ਆਪੁਗਵਾਏ॥ਅਨਦਿਨੁਸਦਾਹਰਿਭਗਤੀਰਾਤੇਇਸੁਜਗਮਹਿਲਾਹਾਪਾ
ਇਆ॥੪॥ਤੇਰੇਗੁਣਕਹਾਮੈਕਹਣੁਨਜਾਈ॥ਅੰਤੁਨਪਾਰਾਕੀਮਤਿਨਹੀਪਾ
ਈ॥ਆਪੇਦਇਆਕਰੇਸੁਖਦਾਤਾਗੁਣਮਹਿਗੁਣੀਸਮਾਇਆ॥੫॥ਇਸੁ
ਜਗਮਹਿਮੋਹੁਹੈਪਸਾਰਾ॥ਮਨਮੁਖੁਅਗਿਆਨੀਅੰਧੁਅੰਧਾਰਾ॥ਧੰਧੈਧਾਵਤੁਜਨ
ਮੁਗਵਾਇਆਬਿਨੁਨਾਵੈਦੁਖੁਪਾਇਆ॥੬॥ਕਰਮੁਹੋਵੈਤਾਸਤਿਗੁਰੁਪਾਏ॥ਹ
ਉਮੈਮੈਲੁਸਬਦਿਜਲਾਏ॥ਮਨੁਨਿਰਮਲੁਗਿਆਨੁਰਤਨੁਚਾਨਣੁਅਗਿਆਨੁਅੰ
ਧੇਰੁਗਵਾਇਆ॥੭॥ਤੇਰੇਨਾਮਅਨੇਕਕੀਮਤਿਨਹੀਪਾਈ॥ਸਚੁਨਾਮੁਹਰਿਹਿਰਦੈਵ
ਸਾਈ॥ਕੀਮਤਿਕਉਣੁਕਰੇਪ੍ਰਭਤੇਰੀਤੂਆਪੇਸਹਜਿਸਮਾਇਆ॥੮॥ਨਾਮੁਅਮੋ
ਲਕੁਅਗਮਅਪਾਰਾ॥ਨਾਕੋਹੋਆਤੋਲਣਹਾਰਾ॥ਆਪੇਤੋਲੇਤੋਲਿਤੋਲਾਏਗੁਰ
ਸਬਦੀਮੇਲਿਤੋਲਾਇਆ॥੯॥ਸੇਵਕਸੇਵਹਿਕਰਹਿਅਰਦਾਸਿ॥ਤੂਆਪੇਮੇ

ਲਿਬਹਾਲਹਿਪਾਸਿ॥ਸਭਨਾਜੀਆਕਾਸੁਖਦਾਤਾਪੂਰੈਕਰਮਿਧਿਆਇਆ॥੧੦॥
ਜਤੁਸਤੁਸੰਜਮੁਜਿਸਚੁਕਮਾਵੈ॥ਇਹੁਮਨੁਨਿਰਮਲੁਜਿਹਰਿਗੁਣਗਾਵੈ॥ਇਸੁਬਿਖੁ ੫੪੮
ਮਹਿਅੰਮ੍ਰਿਤੁਪਰਾਪਤਿਹੋਵੈਹਰਿਜੀਉਮੇਰੈਭਾਇਆ॥੧੧॥ਜਿਸਨੋਬੁਝਾਏਸੋਈ
ਬੂਝੈ॥ਹਰਿਗੁਣਗਾਵੈਅੰਦਰੁਸੂਝੈ॥ਹਉਮੈਮੇਰਾਠਾਕਿਰਹਾਏਸਹਜੇਹੀਸਚੁਪਾ
ਇਆ॥੧੨॥ਬਿਨੁਕਰਮਾਹੋਰਫਿਰੈਘਨੇਰੀ॥ਮਰਿਮਰਿਜੰਮੈਚੁਕੈਨਫੇਰੀ॥ਬਿਖੁ
ਕਾਰਾਤਾਬਿਖੁਕਮਾਵੈਸੁਖੁਨਕਬਹੂਪਾਇਆ॥੧੩॥ਬਹੁਤੇਭੇਖਕਰੇਭੇਖਧਾਰੀ॥
ਬਿਨੁਸਬਦੈਹਉਮੈਕਿਨੈਨਮਾਰੀ॥ਜੀਵਤੁਮਰੈਤਾਮੁਕਤਿਪਾਏਸਚੈਨਾਇਸਮਾਇਆ
॥੧੪॥ਅਗਿਆਨੁਤ੍ਰਿਸਨਾਇਸੁਤਨਹਿਜਲਾਏ॥ਤਿਸਦੀਬੂਝੈਜਿਗੁਰਸਬਦੁ
ਕਮਾਏ॥ਤਨੁਮਨੁਸੀਤਲੁਕ੍ਰੋਧੁਨਿਵਾਰੇਹਉਮੈਮਾਰਿਸਮਾਇਆ॥੧੫॥ਸਚਾਸਾ
ਹਿਬੁਸਚੀਵਡਿਆਈ॥ਗੁਰਪਰਸਾਦੀਵਿਰਲੈਪਾਈ॥ਨਾਨਕੁਏਕੁਕਹੈਬੇਨੰਤੀ
ਨਾਮੇਨਾਮਿਸਮਾਇਆ॥੧੬॥੧॥੨੩॥ਮਾਰੂਮਹਲਾ੩ ॥ਨਦਰੀਭ
ਗਤਾਲੈਹੁਮਿਲਾਏ॥ਭਗਤਸਲਾਹਨਿਸਦਾਲਿਵਲਾਏ॥ਤਉਸਰਣਾਈਉ
ਬਰਹਿਕਰਤੇਆਪੇਮੇਲਿਮਿਲਾਇਆ॥੧॥ਪੂਰੈਸਬਦਿਭਗਤਿਸੁਹਾਈ॥ਅੰ
ਤਰਿਸੁਖੁਤੇਰੈਮਨਿਭਾਈ॥ਮਨੁਤਨੁਸਚੀਭਗਤੀਰਾਤਾਸਚੇਸਿਉਚਿਤੁਲਾਇਆ
॥੨॥ਹਉਮੈਵਿਚਿਸਦਜਲੈਸਰੀਰਾ॥ਕਰਮੁਹੋਵੈਭੇਟੇਗੁਰੁਪੂਰਾ॥ਅੰਤਰਿਅਗਿ
ਆਨੁਸਬਦਿਬੁਝਾਏਸਤਿਗੁਰਤੇਸੁਖੁਪਾਇਆ॥੩॥ਮਨਮੁਖੁਅੰਧਾਅੰਧੁਕ
ਮਾਏ॥ਬਹੁਸੰਕਟਜੋਨੀਭਰਮਾਏ॥ਜਮਕਾਜੇਵੜਾਕਦੇਨਕਾਟੈਅੰਤੇਬਹੁਦੁਖੁਪਾ
ਇਆ॥੪॥ਆਵਣਜਾਣਾਸਬਦਿਨਿਵਾਰੇ॥ਸਚੁਨਾਮੁਰਖੈਉਰਧਾਰੇ॥ਗੁਰਕੈਸ
ਬਦਿਮਰੈਮਨੁਮਾਰੇਹਉਮੈਜਾਇਸਮਾਇਆ॥੫॥ਆਵਣਜਾਣੈਪਰਜਵਿਗੋਈ
॥ਬਿਨੁਸਤਿਗੁਰਥਿਰੁਕੋਇਨਹੋਈ॥ਅੰਤਰਿਜੋਤਿਸਬਦਿਸੁਖੁਵਸਿਆਜੋਤੀ
ਜੋਤਿਮਿਲਾਇਆ॥੬॥ਪੰਚਦੂਤਚਿਤਵਹਿਵਿਕਾਰਾ॥ਮਾਇਆਮੋਹਕਾਏਹੁ
ਪਸਾਰਾ॥ਸਤਿਗੁਰੁਸੇਵੇਤਾਮੁਕਤੁਹੋਵੈਪੰਚਦੂਤਵਸਿਆਇਆ॥੭॥ਬਾਝੁਗੁਰੂ
ਹੈਮੋਹੁਗੁਬਾਰਾ॥ਫਿਰਿਫਿਰਿਡੂਬੈਵਾਰੋਵਾਰਾ॥ਸਤਿਗੁਰਭੇਟੇਸਚੁਦ੍ਰਿੜਾਏਸਚੁ

ਨਾਮੁਮਨਿਭਾਇਆ॥੮॥ਸਾਚਾਦਰੁਸਾਚਾਦਰਵਾਰਾ॥ਸਚੇਸੇਵਹਿਸਬਦਿਪਿ
ਆਰਾ॥ਸਚੀਧੁਨਿਸਚੇਗੁਣਗਾਵਾਸਚੇਮਾਹਿਸਮਾਇਆ॥੯॥ਘਰੈਅੰਦਰਿਕੋ
ਘਰੁਪਾਏ॥ਗੁਰਕੈਸਬਦੇਸਹਜਿਸੁਭਾਏ॥ਓਥੈਸੋਗੁਵਿਜੋਗੁਨਵਿਆਪੈਸਹ
ਜੇਸਹਜਿਸਮਾਇਆ॥੧੦॥ਦੂਜੈਭਾਇਦੁਸਟਾਕਾਵਾਸਾ॥ਭਉਦੇਫਿਰ
ਹਿਬਹੁਮੋਹਪਿਆਸਾ॥ਕੁਸੰਗਤਿਬਹਹਿਸਦਾਦੁਖੁਪਾਵਹਿਦੁਖੋਦੁਖੁਕਮਾਇ
ਆ॥੧੧॥ਸਤਿਗੁਰਬਾਝਹੁਸੰਗਤਿਨਹੋਈ॥ਬਿਨੁਸਬਦੇਪਾਰੁਨਪਾਏਕੋਈ॥
ਸਹਜੇਗੁਣਰਵਹਿਦਿਨੁਰਾਤੀਜੋਤੀਜੋਤਿਮਿਲਾਇਆ॥੧੨॥ਕਾਇਆਬਿਰ
ਖੁਪੰਖੀਵਿਚਿਵਾਸਾ॥ਅੰਮ੍ਰਿਤੁਚੁਗਹਿਗੁਰਸਬਦਿਨਿਵਾਸਾ॥ਉਡਹਿਨਮੂਲੇ
ਨਆਵਹਿਨਜਾਹੀਨਿਜਘਰਿਵਾਸਾਪਾਇਆ॥੧੩॥ਕਾਇਆਸੋਧਹਿਸਬਦੁ
ਵੀਚਾਰਹਿ॥ਮੋਹਠਗਉਰੀਭਰਮੁਨਿਵਾਰਹਿ॥ਆਪੇਕ੍ਰਿਪਾਕਰੇਸੁਖਦਾਤਾਆਪੇ
ਮੇਲਿਮਿਲਾਇਆ॥੧੪॥ਸਦਹੀਨੇੜੈਦੂਰਿਨਜਾਣਹੁ॥ਗੁਰਕੈਸਬਦਿਨਜੀਕਿ
ਪਛਾਣਹੁ॥ਬਿਗਸੈਕਮਲੁਕਿਰਣਿਪਰਗਾਸੈਪਰਗਟੁਕਰਿਦੇਖਾਇਆ॥੧੫॥
ਆਪੇਕਰਤਾਸਚਾਸੋਈ॥ਆਪੇਮਾਰਿਜੀਵਾਲੇਅਵਰੁਨਕੋਈ॥ਨਾਨਕਨਾਮੁਮਿ
ਲੈਵਡਿਆਈਆਪੁਗਵਾਇਸੁਖੁਪਾਇਆ॥੧੬॥੨੨॥

ਮਾਰੂਸੋਲਹੇਮਹਲਾ੪ ੴਸਤਿਗੁਰਪ੍ਰਸਾਦਿ॥

ਸਚਾਆਪਿਸਵਾਰਣਹਾਰਾ॥ਅਵਰੁਨਸੂਝਸਿਬੀਜੀਕਾਰਾ॥ਗੁਰਮੁਖਿਸਚੁਵਸੈ
ਘਟਅੰਤਰਿਸਹਜੇਸਚਿਸਮਾਈਹੇ॥੧॥ਸਭਨਾਸਚੁਵਸੈਮਨਮਾਹੀ॥ਗੁਰਪਰਸਾ
ਦੀਸਹਜਿਸਮਾਹੀ॥ਗੁਰੁਗੁਰੁਕਰਤਸਦਾਸੁਖੁਪਾਇਆਗੁਰਚਰਣੀਚਿਤੁਲਾਈ
ਹੇ॥੨॥ਸਤਿਗੁਰੁਹੈਗਿਆਨੁਸਤਿਗੁਰੁਹੈਪੂਜਾ॥ਸਤਿਗੁਰੁਸੇਵੀਅਵਰੁਨਦੂ
ਜਾ॥ਸਤਿਗੁਰਤੇਨਾਮੁਰਤਨਧਨੁਪਾਇਆਸਤਿਗੁਰਕੀਸੇਵਾਭਾਈਹੇ॥੩॥ਬਿਨੁਸ
ਤਿਗੁਰਜੋਦੂਜੈਲਾਗੇ॥ਆਵਹਿਜਾਹਿਭ੍ਰਮਿਮਰਹਿਅਭਾਗੇ॥ਨਾਨਕਤਿਨਕੀਫਿ
ਰਿਗਤਿਹੋਵੈਜਿਗੁਰਮੁਖਿਰਹਹਿਸਰਣਾਈਹੇ॥੪॥ਗੁਰਮੁਖਿਪ੍ਰੀਤਿਸਦਾਹੈਸਾ
ਚੀ॥ਸਤਿਗੁਰਤੇਮਾਗਉਨਾਮੁਅਜਾਚੀ॥ਹੋਹੁਦਇਆਲੁਕ੍ਰਿਪਾਕਰਿਹਰਿਜੀ

ਉਰਖਿਲੇਵਹੁਗੁਰਸਰਣਾਈਹੇ॥੫॥ਅੰਮ੍ਰਿਤਰਸੁਸਤਿਗੁਰੂਚੁਆਇਆ॥ਦਸਵੈ
ਦੁਆਰਿਪ੍ਰਗਟੁਹੋਇਆਇਆ॥ਤਹਅਨਹਦਸਬਦਵਜਹਿਧੁਨਿਬਾਣੀਸਹਜੇਸ
ਹਜਿਸਮਾਈਹੇ॥੬॥ਜਿਨਕਉਕਰਤੈਧੁਰਿਲਿਖਿਪਾਈ॥ਅਨਦਿਨੁਗੁਰੁਗੁਰੁਕਰ
ਤਵਿਹਾਈ॥ਬਿਨੁਸਤਿਗੁਰਕੋਸੀਝੈਨਾਹੀਗੁਰਚਰਣੀਚਿਤੁਲਾਈਹੇ॥੭॥ਜਿਸੁ
ਭਾਵੈਤਿਸੁਆਪੇਦੇਇ॥ਗੁਰਮੁਖਿਨਾਮੁਪਦਾਰਥੁਲੇਇ॥ਆਪੇਕ੍ਰਿਪਾਕਰੇਨਾਮੁਦੇ
ਵੈਨਾਨਕਨਾਮਿਸਮਾਈਹੇ॥੮॥ਗਿਆਨਰਤਨੁਮਨਿਪਰਗਟੁਭਇਆ॥ਨਾਮੁਪਦਾ
ਰਥੁਸਹਜੇਲਇਆ॥ਏਹਵਡਿਆਈਗੁਰਤੇਪਾਈਸਤਿਗੁਰਕਉਸਦਬਲਿਜਾ
ਈਹੇ॥੯॥ਪ੍ਰਗਟਿਆਸੂਰੁਨਿਸਿਮਿਟਿਆਅੰਧਿਆਰਾ॥ਅਗਿਆਨੁਮਿਟਿਆ
ਗੁਰਰਤਨਿਅਪਾਰਾ॥ਸਤਿਗੁਰਗਿਆਨੁਰਤਨੁਅਤਿਭਾਰੀਕਰਮਿਮਿਲੈਸੁਖੁਪਾਈ
ਹੇ॥੧੦॥ਗੁਰਮੁਖਿਨਾਮੁਪਰਗਟੀਹੈਸੋਇ॥ਚਹੁਜੁਗਿਨਿਰਮਲੁਹਛਾਲੋਇ॥
ਨਾਮੇਨਾਮਿਰਤੇਸੁਖੁਪਾਇਆਨਾਮਿਰਹਿਆਲਿਵਲਾਈਹੇ॥੧੧॥ਗੁਰਮੁਖਿਨਾ
ਮੁਪਰਾਪਤਿਹੋਵੈ॥ਸਹਜੇਜਾਗੈਸਹਜੇਸੋਵੈ॥ਗੁਰਮੁਖਿਨਾਮਿਸਮਾਇਸਮਾਵੈਨਾ
ਨਕਨਾਮੁਧਿਆਈਹੇ॥੧੨॥ਭਗਤਾਮੁਖਿਅੰਮ੍ਰਿਤਹੈਬਾਣੀ॥ਗੁਰਮੁਖਿਹਰਿਨਾਮੁ
ਆਖਿਵਖਾਣੀ॥ਹਰਿਹਰਿਕਰਤਸਦਾਮਨੁਬਿਗਸੈਹਰਿਚਰਣੀਮਨੁਲਾਈਹੇ॥
੧੩॥ਹਮਮੂਰਖਅਗਿਆਨਗਿਆਨੁਕਿਛੁਨਾਹੀ॥ਸਤਿਗੁਰਤੇਸਮਝਪੜੀਮਨ
ਮਾਹੀ॥ਹੋਹੁਦਇਆਲੁਕ੍ਰਿਪਾਕਰਿਹਰਿਜੀਉਸਤਿਗੁਰਕੀਸੇਵਾਲਾਈਹੇ॥੧੪॥
ਜਿਨਿਸਤਿਗੁਰੁਜਾਤਾਤਿਨਿਏਕੁਪਛਾਤਾ॥ਸਰਬੇਰਵਿਰਹਿਆਸੁਖਦਾਤਾ॥ਆ
ਤਮੁਚੀਨਿਪਰਮਪਦੁਪਾਇਆਸੇਵਾਸੁਰਤਿਸਮਾਈਹੇ॥੧੫॥ਜਿਨਕਉਆਦਿਮਿ
ਲੀਵਡਿਆਈ॥ਸਤਿਗੁਰੁਮਨਿਵਸਿਆਲਿਵਲਾਈ॥ਆਪਿਮਿਲਿਆਜਗ
ਜੀਵਨੁਦਾਤਾਨਾਨਕਅੰਕਿਸਮਾਈਹੇ॥੧੬॥੧॥ਮਾਰੂਮਹਲਾ੪ ॥ਹਰਿ
ਅਗਮਅਗੋਚਰੁਸਦਾਅਬਿਨਾਸੀ॥ਸਰਬੇਰਵਿਰਹਿਆਘਟਵਾਸੀ॥ਤਿਸੁਬਿ
ਨੁਅਵਰੁਨਕੋਈਦਾਤਾਹਰਿਤਿਸਹਿਸਰੇਵਹੁਪ੍ਰਾਣੀਹੇ॥੧॥ਜਾਕਉਰਾਖੈਹਰਿਰਾਖ
ਣਹਾਰਾ॥ਤਾਕਉਕੋਇਨਸਾਕਸਿਮਾਰਾ॥ਸੋਐਸਾਹਰਿਸੇਵਹੁਸੰਤਹੁਜਾਕੀਊਤਮ

ਬਾਣੀਹੇ॥੨॥ਜਜਾਜਾਪੈਕਿਛੁਕਿਥਾਊਨਾਹੀ॥ਤਾਕਰਤਾਭਰਪੂਰਿਸਮਾਹੀ॥ਸੂਕੇਤੇ
ਫੁਨਿਹਰਿਆਕੀਤੋਨੁਹਰਿਧਿਆਵਹੁਚੋਜਵਿਡਾਣੀਹੇ॥੩॥ਜੋਜੀਅਕੀਵੇਦਨ
ਜਾਣੈ॥ਤਿਸੁਸਾਹਿਬਕੈਹਉਕੁਰਬਾਣੈ॥ਤਿਸੁਆਗੈਜਨਕਰਿਬੇਨੰਤੀਜੋਸਰਬਸੁ
ਖਾਕਾਦਾਣੀਹੇ॥੪॥ਜੋਜੀਐਕੀਸਾਰਨਜਾਣੈ॥ਤਿਸੁਸਿਉਕਿਛੁਨਕਹੀਐਅ
ਜਾਣੈ॥ਮੂਰਖਸਿਉਨਹਲੂਝੁਪਰਾਣੀਹਰਿਜਪੀਐਪਦੁਨਿਰਬਾਣੀਹੇ॥੫॥ਨਾ
ਕਰਿਚਿੰਤਚਿੰਤਾਹੈਕਰਤੇ॥ਹਰਿਦੇਵੈਜਲਿਥਲਿਜੰਤਾਸਭਤੈ॥ਅਚਿੰਤਦਾਨੁਦੇ
ਇਪ੍ਰਭੁਮੇਰਾਵਿਚਿਪਾਥਰਕੀਟਪਖਾਣੀਹੇ॥੬॥ਨਾਕਰਿਆਸਮੀਤਸੁਤਭਾਈ
॥ਨਾਕਰਿਆਸਕਿਸੈਸਾਹਬਿਉਹਾਰਕੀਪਰਾਈ॥ਬਿਨੁਹਰਿਨਾਵੈਕੋਬੇਲੀਨਾਹੀ
ਹਰਿਜਪੀਐਸਾਰਿੰਗਪਾਣੀਹੇ॥੭॥ਅਨਦਿਨੁਨਾਮੁਜਪਹੁਬਨਵਾਰੀ॥ਸਭਆ
ਸਾਮਨਸਾਪੂਰੈਥਾਰੀ॥ਜਨਨਾਨਕਨਾਮੁਜਪਹੁਭਵਖੰਡਨੁਸੁਖਿਸਹਜੇਰੈਣਿਵਿਹਾ
ਣੀਹੇ॥੮॥ਜਿਨਿਹਰਿਸੇਵਿਆਤਿਨਿਸੁਖੁਪਾਇਆ॥ਸਹਜੇਹੀਹਰਿਨਾਮਿ
ਸਮਾਇਆ॥ਜੋਸਰਣਿਪਰੈਤਿਸਕੀਪਤਿਰਾਖੈਜਾਇਪੂਛਹੁਵੇਦਪੁਰਾਣੀਹੇ
॥੯॥ਜਿਸੁਹਰਿਸੇਵਾਲਾਏਸੋਈਜਨੁਲਾਗੈ॥ਗੁਰਕੈਸਬਦਿਭਰਮੁਭਉਭਾਗੈ
॥ਵਿਚੇਗ੍ਰਿਹਸਦਾਰਹੈਉਦਾਸੀਜਿਉਕਮਲੁਰਹੈਵਿਚਿਪਾਣੀਹੇ॥੧੦॥ਵਿਚਿ
ਹਉਮੈਸੇਵਾਥਾਇਨਪਾਏ॥ਜਨਮਿਮਰੈਫਿਰਿਆਵੈਜਾਏ॥ਸੋਤਪੁਪੂਰਾਸਾਈਸੇ
ਵਾਜੋਹਰਿਮੇਰੇਮਨਿਭਾਣੀਹੇ॥੧੧॥ਹਉਕਿਆਗੁਣਤੇਰੇਆਖਾਸੁਆਮੀ॥ਤੂਸ
ਰਬਜੀਆਕਾਅੰਤਰਜਾਮੀ॥ਹਉਮਾਗਉਦਾਨੁਤੁਝੈਪਹਿਕਰਤੇਹਰਿਅਨਦਿਨੁ
ਨਾਮੁਵਖਾਣੀਹੇ॥੧੨॥ਕਿਸਹੀਜੋਰੁਅਹੰਕਾਰਬੋਲਣਕਾ॥ਕਿਸਹੀਜੋਰੁਦੀਬਾ
ਨਮਾਇਆਕਾ॥ਮੈਹਰਿਬਿਨੁਟੇਕਧਰਅਵਰਨਕਾਈਤੂਕਰਤੇਰਾਖੁਮੈਨਿਮਾਣੀਹੇ
॥੧੩॥ਨਿਮਾਣੇਮਾਣੁਕਰਹਿਤੁਧੁਭਾਵੈ॥ਹੋਰਕੇਤੀਝਖਿਝਖਿਆਵੈਜਾਵੈ॥ਜਿ
ਨਕਾਪਖੁਕਰਹਿਤੂਸੁਆਮੀਤਿਨਕੀਊਪਰਿਗਲਤੁਧੁਆਣੀਹੇ॥੧੪॥ਹਰਿਹ
ਰਿਨਾਮੁਜਿਨੀਸਦਾਧਿਆਇਆ॥ਤਿਨੀਗੁਰਪਰਸਾਦਿਪਰਮਪਦੁਪਾਇਆ
॥ਜਿਨਿਹਰਿਸੇਵਿਆਤਿਨਿਸੁਖੁਪਾਇਆ॥ਬਿਨੁਸੇਵਾਪਛੋਤਾਣੀਹੇ॥੧੫॥

ਤੂਸਭਮਹਿਵਰਤਹਿਹਰਿਜਗੰਨਾਥੁ॥ਸੋਹਰਿਜਪੈਜਿਸੁਗੁਰਮਸਤਕਿਹਾਥੁ॥ਹ
ਰਿਕੀਸਰਣਿਪਇਆਹਰਿਜਾਪੀਜਨੁਨਾਨਕੁਦਾਸੁਦਸਾਣੀਹੇ॥੧੬॥੨॥

ਮਾਰੂਸੋਲਹੇਮਹਲਾ੫ ੴਸਤਿਗੁਰਪ੍ਰਸਾਦਿ॥

ਕਲਾਉਪਾਇਧਰੀਜਿਨਿਧਰਣਾ॥ਗਗਨੁਰਹਾਇਆਹੁਕਮੇਚਰਣਾ॥ਅਗਨਿ
ਉਪਾਇਈਧਨਮਹਿਬਾਧੀਸੋਪ੍ਰਭੁਰਾਖੈਭਾਈਹੇ॥੧॥ਜੀਅਜੰਤਕਉਰਿਜਕੁਸੰ
ਬਾਹੇ॥ਕਰਣਕਾਰਣਸਮਰਥਆਪਾਹੇ॥ਖਿਨਮਹਿਥਾਪਿਉਥਾਪਨਹਾਰਾਸੋਈ
ਤੇਰਾਸਹਾਈਹੇ॥੨॥ਮਾਤਗਰਭਮਹਿਜਿਨਿਪ੍ਰਤਿਪਾਲਿਆ॥ਸਾਸਿਗ੍ਰਾਸਿ
ਹੋਇਸੰਗਿਸਮਾਲਿਆ॥ਸਦਾਸਦਾਜਪੀਐਸੋਪ੍ਰੀਤਮੁਵਡੀਜਿਸੁਵਡਿਆਈ
ਹੇ॥੩॥ਸੁਲਤਾਨਖਾਨਕਰੇਖਿਨਕੀਰੇ॥ਗਰੀਬਨਿਵਾਜਿਕਰੇਪ੍ਰਭੁਮੀਰੇ॥ਗਰਬ
ਨਿਵਾਰਣਸਰਬਸਧਾਰਣਕਿਛੁਕੀਮਤਿਕਹੀਨਜਾਈਹੇ॥੪॥ਸੋਪਤਿਵੰਤਾਸੋਧ
ਨਵੰਤਾ॥ਜਿਸੁਮਨਿਵਸਿਆਹਰਿਭਗਵੰਤਾ॥ਮਾਤਪਿਤਾਸੁਤਬੰਧਪਭਾਈ
ਜਿਨਿਇਹਸ੍ਰਿਸਟਿਉਪਾਈਹੇ॥੫॥ਪ੍ਰਭਆਏਸਰਣਾਭਉਨਹੀਕਰਣਾ॥ਸਾਧ
ਸੰਗਤਿਨਿਹਚਉਹੈਤਰਣਾ॥ਮਨਬਚਕਰਮਅਰਾਧੇਕਰਤਾਤਿਸੁਨਾਹੀਕਦੇਸ
ਜਾਈਹੇ॥੬॥ਗੁਣਨਿਧਾਨਮਨਤਨਮਹਿਰਵਿਆ॥ਜਨਮਮਰਣਕੀਜੋਨਿਨਭ
ਵਿਆ॥ਦੂਖਬਿਨਾਸਕੀਆਸੁਖਿਡੇਰਾਜਾਤ੍ਰਿਪਤਿਰਹੇਆਘਾਈਹੇ॥੭॥ਮੀਤੁ
ਹਮਾਰਾਸੋਈਸੁਆਮੀ॥ਥਾਨਥਨੰਤਰਿਅੰਤਰਜਾਮੀ॥ਸਿਮਰਿਸਿਮਰਿਪੂਰਨ
ਪਰਮੇਸੁਰਚਿੰਤਾਗਣਤਮਿਟਾਈਹੇ॥੮॥ਹਰਿਕਾਨਾਮੁਕੋਟਿਲਖਬਾਹਾ॥ਹਰਿ
ਜਸੁਕੀਰਤਨੁਸੰਗਿਧਨੁਤਾਹਾ॥ਗਿਆਨਖੜਗੁਕਰਿਕਿਰਪਾਦੀਨਾਦੂਤਮਾਰੇਕ
ਰਿਧਾਈਹੇ॥੯॥ਹਰਿਕਾਜਾਪੁਜਪਹੁਜਪੁਜਪਨੇ॥ਜੀਤਿਆਵਹੁਵਸਹੁਘਰਿ
ਅਪਨੇ॥ਲਖਚਉਰਾਸੀਹਨਰਕਨਦੇਖਹੁਰਸਕਿਰਸਕਿਗੁਣਗਾਈਹੇ॥੧੦॥
ਖੰਡਬ੍ਰਹਮੰਡਉਧਾਰਣਹਾਰਾ॥ਊਚਅਥਾਹਅਗੰਮਅਪਾਰਾ॥ਜਿਸਨੋਕ੍ਰਿਪਾਕ
ਰੇਪ੍ਰਭੁਅਪਨੀਸੋਜਨੁਤਿਸਹਿਧਿਆਈਹੇ॥੧੧॥ਬੰਧਨਤੋੜਿਲੀਏਪ੍ਰਭਿਮੋ

ਲੋਕਕਰਿਕਿਰਪਾਕੀਨੇਘਰਗੋਲੇ॥ਅਨਹਦਰੁਣਝੁਣਕਾਰੁਸਹਜਧੁਨਿਸਾਚੀਕ
ਰਕਾਮਾਈਹੇ॥੧੨॥ਮਨਿਪਰਤੀਤਿਬਨੀਪ੍ਰਭਤੇਰੀ॥ਬਿਨਸਿਗਈਹਉਮੈਮੈਲਿ
ਮੇਰੀ॥ਅੰਗੀਕਾਰੁਕੀਆਪ੍ਰਭਿਅਪਨੈਜਗਮਾਹਿਸੋਭਸੁਹਾਈਹੇ॥੧੩॥ਜੈਜੈਕਾ
ਰੁਜਪਹੁਜਗਦੀਸੈ॥ਬਲਿਬਲਿਜਾਈਪ੍ਰਭਅਪੁਨੇਈਸੈ॥ਤਿਸੁਬਿਨੁਦੂਜਾ
ਅਵਰੁਨਦੀਸੈਏਕਾਜਗਤਿਸਬਾਈਹੇ॥੧੪॥ਸਤਿਸਤਿਸਤਿਪ੍ਰਭੁਜਾਤਾ॥ਗੁ
ਰਪਰਸਾਦਿਸਦਾਅਨੁਰਾਤਾ॥ਸਿਮਰਿਸਿਮਰਿਜੀਵਹਿਜਨਤੇਰੇਏਕੰਕਾਰਿਸਮਾ
ਈਹੇ॥੧੫॥ਭਗਤਜਨਾਕਾਪ੍ਰੀਤਮੁਪਿਆਰਾ॥ਸਭੈਉਧਾਰਣੁਖਸਮੁਹਮਾਰਾ॥
ਸਿਮਰਿਨਾਮੁਪੁੰਨੀਸਭਇਛਾਜਨਨਾਨਕਪੈਜਰਖਾਈਹੇ॥੧੬॥੧॥

ਮਾਰੂਸੋਲਹੇਮਹਲਾ੫ ੴਸਤਿਗੁਰਪ੍ਰਸਾਦਿ॥

ਸੰਗੀਜੋਗੀਨਾਰਿਲਪਟਾਣੀ॥ਉਰਝਿਰਹੀਰੰਗਰਸਮਾਣੀ॥ਕਿਰਤਸੰਜੋਗੀ
ਭਏਇਕਤ੍ਰਾਕਰਤੇਭੋਗਬਿਲਾਸਾਹੇ॥੧॥ਜੋਪਿਰੁਕਰੈਸੁਧਨਤਤੁਮਾਨੈ॥ਪਿਰੁਧ
ਨਹਿਸੀਗਾਰਿਰਖੈਸੰਗਾਨੈ॥ਮਿਲਿਏਕਤ੍ਰਵਸਹਿਦਿਨੁਰਾਤੀਪ੍ਰਿਉਦੇਧਨਹਿ
ਦਿਲਾਸਾਹੇ॥੨॥ਧਨਮਾਗੈਪ੍ਰਿਉਬਹੁਬਿਧਿਧਾਵੈ॥ਜੋਪਾਵੈਸੋਆਣਿਦਿਖਾ
ਵੈ॥ਏਕਵਸਤੁਕਉਪਹੁਚਿਨਸਾਕੈਧਨਰਹਤੀਭੂਖਪਿਆਸਾਹੇ॥੩॥ਧਨਕਰੈਬਿ
ਨਉਦੋਊਕਰਿਜੋਰੈ॥ਪ੍ਰਿਅਪਰਦੇਸਿਨਜਾਹੁਵਸਹੁਘਰਿਮੋਰੈ॥ਐਸਾਬਣਜੁਕ
ਰਹੁਗ੍ਰਿਹਭੀਤਰਿਜਿਤੁਉਤਰੈਭੂਖਪਿਆਸਾਹੇ॥੪॥ਸਗਲੇਕਰਮਧਰਮਜੁਗਸਾ
ਧਾ॥ਬਿਨੁਹਰਿਰਸਸੁਖੁਤਿਲੁਨਹੀਲਾਧਾ॥ਭਈਕਿਰਪਾਨਾਨਕਸਤਸੰਗੇਤ
ਉਧਨਪਿਰਅਨੰਦਉਲਾਸਾਹੇ॥੫॥ਧਨਅੰਧੀਪਿਰੁਚਪਲੁਸਿਆਨਾ॥ਪੰਚਤ
ਤੁਕਾਰਚਨੁਰਚਾਨਾ॥ਜਿਸੁਵਖਰਕਉਤੁਮਆਏਹਹੁਸੋਪਾਇਓਸਤਿਗੁਰਪਾਸਾ
ਹੇ॥੬॥ਧਨਕਹੈਤੂਵਸੁਮੈਨਾਲੇ॥ਪ੍ਰਿਅਸੁਖਵਾਸੀਬਾਲਗੁਪਾਲੇ॥ਤੁਝੈਬਿ
ਨਾਹਉਕਿਤਹੀਨਲੇਖੈਵਚਨੁਦੇਹਿਛੋਡਿਨਜਾਸਾਹੇ॥੭॥ਪਿਰਿਕਹਿਆਹਉ
ਹੁਕਮੀਬੰਦਾ॥ਓਹੁਭਾਰੋਠਾਕੁਰੁਜਿਸੁਕਾਣਿਨਛੰਦਾ॥ਜਿਚਰੁਰਾਖੈਤਿਚਰੁਤੁਮ

ਸੰਗਿਰਹਣਾ॥ਜਾਸਦੇਤਊਠਿਸਿਧਾਸਾਹੇ॥੮॥ਜਉਪ੍ਰਿਅਬਚਨਕਹੇਧਨਸਾਚੇ
॥ਧਨਕਛੂਨਸਮਝੈਚੰਚਲਿਕਾਚੇ॥ਬਹੁਰਿਬਹੁਰਿਪਿਰਹੀਸੰਗੁਮਾਗੈਓਹੁਬਾਤ
ਜਾਨੈਕਰਿਹਾਸਾਹੇ॥੯॥ਆਈਆਗਿਆਪਿਰਹੁਬੁਲਾਇਆ॥ਨਾਧਨਪੁਛੀ
ਨਮਤਾਪਕਾਇਆ॥ਊਠਿਸਿਧਾਇਓਛੂਟਰਿਮਾਟੀਦੇਖੁਨਾਨਕਮਿਥਨਮੋਹਾਸ
ਹੇ॥੧੦॥ਰੇਮਨਲੋਭੀਸੁਣਿਮਨਮੇਰੇ॥ਸਤਿਗੁਰੁਸੇਵਿਦਿਨੁਰਾਤਿਸਦੇਰੇ॥
ਬਿਨੁਸਤਿਗੁਰਪਚਿਮੂਏਸਾਕਤਨਿਗੁਰੇਗਲਿਜਮਫਾਸਾਹੇ॥੧੧॥ਮਨਮੁਖਿਆਵੈ
ਮਨਮੁਖਿਜਾਵੈ॥ਮਨਮੁਖਿਫਿਰਿਫਿਰਿਚੋਟਾਖਾਵੈ॥ਜਿਤਨੇਨਰਕਸੇਮਨਮੁਖਿਭੋ
ਗੈਗੁਰਮੁਖਿਲੇਪੁਨਮਾਸਾਹੇ॥੧੨॥ਗੁਰਮੁਖਿਸੋਇਜਿਹਰਿਜੀਉਭਾਇਆ॥ਤਿ
ਸੁਕਉਣੁਮਿਟਾਵੈਜਿਪ੍ਰਭਿਪਹਿਰਾਇਆ॥ਸਦਾਅਨੰਦੁਕਰੇਆਨੰਦੀਜਿਸੁਸਿ
ਰਪਾਉਪਾਇਆਗਲਿਖਾਸਾਹੇ॥੧੩॥ਹਉਬਲਿਹਾਰੀਸਤਿਗੁਰਪੂਰੇ॥ਸਰ
ਣਿਕੇਦਾਤੇਬਚਨਕੇਸੂਰੇ॥ਐਸਾਪ੍ਰਭੁਮਿਲਿਆਸੁਖਦਾਤਾਵਿਛੁੜਿਨਕਤਹੀਜ
ਾਸਾਹੇ॥੧੪॥ਗੁਣਨਿਧਾਨਕਿਛੁਕੀਮਨਪਾਈ॥ਘਟਿਘਟਿਪੂਰਿਰਹਿਓਸਭਠ
ਾਈ॥ਨਾਨਕਸਰਣਿਦੀਨਦੁਖਭੰਜਨਹਉਰੇਣਤੇਰੇਜੋਦਾਸਾਹੇ॥੧੫॥੧॥੨॥

ਮਾਰੂਸੋਹਲੇਮਹਲਾ੫ ੴਸਤਿਗੁਰਪ੍ਰਸਾਦਿ॥

ਕਰੈਅਨੰਦੁਅਨੰਦੀਮੇਰਾ॥ਘਟਿਘਟਿਪੂਰਨੁਸਿਰਸਿਰਹਿਨਿਬੇਰਾ॥ਸਿਰਿਸਾ
ਹਾਕੈਸਚਾਸਾਹਿਬੁਅਵਰੁਨਾਹੀਕੋਦੂਜਾਹੇ॥੧॥ਹਰਖਵੰਤਆਨੰਤਦਇਆਲਾ॥
ਪ੍ਰਗਟਿਰਹਿਓਪ੍ਰਭੁਸਰਬਉਜਾਲਾ॥ਰੂਪਕਰੇਕਰਿਵੇਖੈਵਿਗਸੈਆਪੇਹੀਆਪਿ
ਪੂਜਾਹੇ॥੨॥ਆਪੇਕੁਦਰਤਿਕਰੇਵੀਚਾਰਾ॥ਆਪੇਹੀਸਚੁਕਰੇਪਸਾਰਾ॥ਆਪੇ
ਖੇਲਖਿਲਾਵੈਦਿਨੁਰਾਤੀਆਪੇਸੁਣਿਸੁਣਿਭੀਜਾਹੇ॥੩॥ਸਾਚਾਤਖਤੁਸਚੀਪ
ਤਿਸਾਹੀ॥ਸਚੁਖਜੀਨਾਸਾਚਾਸਾਹੀ॥ਆਪੇਸਚੁਧਾਰਿਓਸਭੁਸਾਚਾਸਚੇਸਚਿ
ਵਰਤੀਜਾਹੇ॥੪॥ਸਚੁਤਪਾਵਸੁਸਚੇਕੇਰਾ॥ਸਾਚਾਥਾਨੁਸਦਾਪ੍ਰਭਤੇਰਾ॥ਸਚੀਕੁਦ
ਰਤਿਸਚੀਬਾਣੀਸਚੁਸਾਹਿਬਸੁਖੁਕੀਜਾਹੇ॥੫॥ਏਕੋਆਪਿਤੂਹੈਵਡਰਾਜਾ॥

ਹੁਕਮਿਸਚੇਕੈਪੂਰੇਕਾਜਾ॥ਅੰਤਰਿਬਾਹਰਿਸਭੁਕਿਛੁਜਾਣੈਆਪੇਹੀਆਪਿਪਤੀਜਾਹੇ
॥੬॥ਤੂੰਵਡਰਸੀਆਤੂੰਵਡਭੋਗੀ॥ਤੂੰਨਿਰਬਾਣੁਤੂਹੈਜੋਗੀ॥ਸਰਬਸੁਖਸਹਜ
ਘਰਿਤੇਰੈਅਮਿਉਤੇਰੀਦ੍ਰਿਸਟੀਜਾਹੇ॥੭॥ਤੇਰੀਦਾਤਿਤੁਝੈਤੇਹੋਵੈ॥ਦੇਹਿਦਾਨੁਸਭ
ਸੈਜੰਤਲੋਐ॥ਤੋਟਿਨਆਵੈਪੂਰਭੰਡਾਰੈਤ੍ਰਿਪਤਿਰਹੇਆਘਾਜਾਹੇ॥੮॥ਜਾਚਹਿ
ਸਿਧਸਾਧਿਕਬਨਵਾਸੀ॥ਜਾਚਹਿਜਤੀਸਤੀਸੁਖਵਾਸੀ॥ਇਕੁਦਾਤਾਰੁਸਗਲ
ਹੈਜਾਚਕਦੇਹਿਦਾਨੁਸ੍ਰਿਸਟੀਜਾਹੇ॥੯॥ਕਰਹਿਭਗਤਿਅਰੁਰੰਗਅਪਾਰਾ॥ਖਿ
ਨਮਾਹਿਥਾਪਿਉਥਾਪਨਹਾਰਾ॥ਭਾਰੋਤੋਲੁਬੇਅੰਤੁਸੁਆਮੀਹੁਕਮੁਮੰਨਿਭਗਤੀਜਾ
ਹੇ॥੧੦॥ਜਿਸੁਦੇਹਿਦਰਸੁਸੋਈਤੁਧੁਜਾਣੈ॥ਓਹੁਗੁਰਕੈਸਬਦਿਸਦਾਰੰਗਮਾਣੈ॥
ਚਤੁਰੁਸਰੂਪੁਸਿਆਣਾਸੋਈਜੋਮਨਿਤੇਰੈਭਾਵੀਜਾਹੇ॥੧੧॥ਜਿਸੁਚੀਤਿਆਵਹਿਸੋ
ਵੇਪਰਵਾਹਾ॥ਜਿਸੁਚੀਤਿਆਵਹਿਸੋਸਾਚਾਸਾਹਾ॥ਜਿਸੁਚੀਤਿਆਵਹਿਤਿਸੁ
ਭਉਕੇਹਾਅਵਰੁਕਹਾਕਿਛੁਕੀਜਾਹੇ॥੧੨॥ਤ੍ਰਿਸਨਾਬੂਝੀਅੰਤਰੁਠੰਢਾ॥ਗੁਰਿਪੂ
ਰੈਤੂਟਾਗੰਢਾ॥ਸੁਰਤਿਸਬਦੁਰਿਦਅੰਤਰਿਜਾਗੀਅਮਿਉਝੋਲਿਝੋਲਿਪੀਜਾ
॥੧੩॥ਮਰੈਨਾਹੀਸਦਸਦਹੀਜੀਵੈ॥ਅਮਰੁਭਇਆਅਬਿਨਾਸੀਥੀਵੈ॥ਨਾਕੋ
ਆਵੈਨਾਕੋਜਾਵੈਗੁਰਿਦੂਰਿਕੀਆਭਰਮੀਜਾਹੇ॥੧੪॥ਪੂਰੇਗੁਰਕੀਪੂਰੀਬਾਣੀ॥
ਪੂਰੈਲਾਗਾਪੂਰੇਮਾਹਿਸਮਾਣੀ॥ਚੜੈਸਵਾਇਆਨਿਤਨਿਤਰੰਗਾਘਟੈਨਾਹੀਤੋ
ਲੀਜਾਹੇ॥੧੫॥ਬਾਰਹਾਕੰਚਨੁਸੁਧੁਕਰਾਇਆ॥ਨਦਰਿਸਰਾਫਵੰਨੀਸਚੜਾਇ
ਆ॥ਪਰਖਿਖਜਾਨੈਪਾਇਆਸਰਾਫੀਫਿਰਿਨਾਹੀਤਾਈਜਾਹੇ॥੧੬॥ਅੰਮ੍ਰਿਤੁ
ਨਾਮੁਤੁਮਾਰਾਸੁਆਮੀ॥ਨਾਨਕਦਾਸਸਦਾਕੁਰਬਾਨੀ॥ਸੰਤਸੰਗਿਮਹਾਸੁਖੁਪਾ
ਇਆਦੇਖਿਦਰਸਨੁਇਹੁਮਨੁਭੀਜਾਹੇ॥੧੭॥੧॥੩॥

ਮਾਰੂਮਹਲਾ੫ ਸੋਲਹੇ ੴਸਤਿਗੁਰਪ੍ਰਸਾਦਿ॥

ਗੁਰੁਗੋਪਾਲੁਗੁਰੁਗੋਵਿੰਦਾ॥ਗੁਰੁਦਇਆਲੁਸਦਾਬਖਸਿੰਦਾ॥ਗੁਰੁਸਾਸਤ
ਸਿਮ੍ਰਿਤਖਟੁਕਰਮਾ॥ਗੁਰੁਪਵਿਤ੍ਰੁਅਸਥਾਨਾਹੇ॥੧॥ਗੁਰੁਸਿਮਰਤਸਭਿਕਿਲਵਿਖ
ਨਾਸਹਿ॥ਗੁਰੁਸਿਮਰਤਜਮਸੰਗਿਨਫਾਸਹਿ॥ਗੁਰੁਸਿਮਰਤਮਨੁਨਿਰਮਲੁਹੋਵੈ

ਹੁਕਾਟੇਅਪਮਾਨਾਹੇ॥੨॥ਗੁਰਕਾਸੇਵਕੁਨਰਕਿਨਜਾਏ॥ਗੁਰਕਾਸੇਵਕੁਪਾਰਬ੍ਰਹਮੁ
ਧਿਆਏ॥ਗੁਰਕਾਸੇਵਕੁਸਾਧਸੰਗੁਪਾਏਗੁਰੁਕਰਦਾਨਿਤਜੀਅਦਾਨਾਹੇ॥੩॥ਗੁਰ
ਦੁਆਰੈਹਰਿਕੀਰਤਨੁਸੁਣੀਐ॥ਸਤਿਗੁਰੁਭੇਟਿਹਰਿਜਸੁਮੁਖਿਭਣੀਐ॥ਕਲਿਕ
ਲੇਸਮਿਟਾਏਸਤਿਗੁਰੁਹਰਿਦਰਗਹਦੇਵੈਮਾਨਾਂਹੇ॥੪॥ਅਗਮਅਗੋਚਰੁਗੁਰੂਦਿਖ
ਇਆ॥ਭੂਲਾਮਾਰਗਿਸਤਿਗੁਰਿਪਾਇਆ॥ਗੁਰਸੇਵਕਕਉਬਿਘਨੁਭਗਤੀਹ
ਰਿਪੂਰਿਦ੍ਰਿੜਾਇਆਗਿਆਨਾਂਹੇ॥੫॥ਗੁਰਿਦ੍ਰਿਸਟਾਇਆਸਭਨੀਠਾਂਈ॥ਜਲਿ
ਥਲਿਪੂਰਿਰਹਿਆਗੋਸਾਈ॥ਊਚਊਨਸਭਏਕਸਮਾਨਾਂਮਨਿਲਾਗਾਸਹਜਿਧਿਆ
ਨਾਹੇ॥੬॥ਗੁਰਿਮਿਲਿਐਸਭਤ੍ਰਿਸਨਬੁਝਾਈ॥ਗੁਰਿਮਿਲਿਐਨਹਜੋਹੈਮਾਈ॥ਸ
ਤੁਸੰਤੋਖੁਦੀਆਗੁਰਿਪੂਰੈਨਾਮੁਅੰਮ੍ਰਿਤੁਪੀਪਾਨਾਂਹੇ॥੭॥ਗੁਰਕੀਬਾਣੀਸਭਮਾਹਿ
ਸਮਾਣੀ॥ਆਪਿਸੁਣੀਤੈਆਪਿਵਖਾਣੀ॥ਜਿਨਿਜਿਨਿਜਪੀਤੇਈਸਭਿਨਿਸਤ੍ਰੇਤਿ
ਨਪਾਇਆਨਿਹਚਲਥਾਨਾਂਹੇ॥੮॥ਸਤਿਗੁਰਕੀਮਹਿਮਾਸਤਿਗੁਰੁਜਾਣੈ॥ਜੋਕਿ
ਛੁਕਰੇਸੁਆਪਣਭਾਣੈ॥ਸਾਧੂਧੂਰਿਜਾਚਹਿਜਨਤੇਰੇਨਾਨਕਸਦਕੁਰਬਾਨਾਹੇ॥੯॥
੧॥੪॥

ਮਾਰੂਸੋਲਹੇਮਹਲਾ੫ ੴਸਤਿਗੁਰਪ੍ਰਸਾਦਿ॥

ਆਦਿਨਿਰੰਜਨੁਪ੍ਰਭੁਨਿਰੰਕਾਰਾ॥ਸਭਮਹਿਵਰਤੈਆਪਿਨਿਰਾਰਾ॥ਵਰਨੁਜਾਤਿਚਿ
ਹਨੁਨਹੀਕੋਈਸਭਹੁਕਮੇਸ੍ਰਿਸਟਿਉਪਾਇਦਾ॥੧॥ਲਖਚਉਰਾਸੀਹਜੋਨਿਸਬਾਈ
॥ਮਾਣਸਕਉਪ੍ਰਭਿਦੀਈਵਡਿਆਈ॥ਇਸੁਪਉੜੀਤੇਜੋਨਰੁਚੂਕੈਸੋਆਇਜਾਇ
ਦੁਖੁਪਾਇਦਾ॥੨॥ਕੀਤਾਹੋਵੈਤਿਸੁਕਿਆਕਹੀਐ॥ਗੁਰਮੁਖਿਨਾਮੁਪਦਾਰਥੁਲਹੀ
ਐ॥ਜਿਸੁਆਪਿਭੁਲਾਏਸੋਈਭੂਲੈਸੋਬੂਝੈਜਿਸਹਿਬੁਝਾਇਦਾ॥੩॥ਹਰਖਸੋ
ਗਕਾਨਗਰੁਇਹੁਕੀਆ॥ਸੇਉਬਰੇਜੋਸਤਿਗੁਰਸਰਣੀਆ॥ਤ੍ਰਿਹਾਗੁਣਾਤੇਰਹੈਨਿ
ਰਾਰਾਸੋਗੁਰਮੁਖਿਸੋਭਾਪਾਇਦਾ॥੪॥ਅਨਿਕਕਰਮਕੀਏਬਹੁਤੇਰੇ॥ਜੋਕੀਜੈਸੋ
ਬੰਧਨੁਪੈਰੇ॥ਕੁਰੁਤਾਬੀਜੁਬੀਜੈਨਹੀਜੰਮੈਸਭੁਲਾਹਾਮੂਲੁਗਵਾਇਦਾ॥੫॥ਕਲ
ਜੁਗਮਹਿਕੀਰਤਨੁਪਰਧਾਨਾ॥ਗੁਰਮੁਖਿਜਪੀਐਲਾਇਧਿਆਨਾ॥ਆਪਿਤਰੈਸ

ਗਲੇ ਕੁਲ ਤਾਰੇ ਹਰਿ ਦਰਗਹ ਪਤਿ ਸਿਉ ਜਾਇਦਾ ॥੬॥ ਖੰਡ ਪਤਾਲ ਦੀਪ ਸਭਿ ਲੋਆ ॥ ਸਭਿ ਕਾਲੈ ਵਸਿ ਆਪਿ ਪ੍ਰਭਿ ਕੀਆ ॥ ਨਿਹਚਲੁ ਏਕੁ ਆਪਿ ਅਬਿਨਾਸੀ ਸੋ ਨਿਹਚਲੁ ਜੋ ਤਿਸਹਿ ਧਿਆਇਦਾ ॥੭॥ ਹਰਿ ਕਾ ਸੇਵਕੁ ਸੋ ਹਰਿ ਜੇਹਾ ॥ ਭੇਦੁ ਨ ਜਾਣਹੁ ਮਾਣਸ ਦੇਹਾ ॥ ਜਿਉ ਜਲ ਤਰੰਗ ਉਠਹਿ ਬਹੁ ਭਾਤੀ ਫਿਰਿ ਸਲਲੈ ਸਲਲ ਸਮਾਇਦਾ ॥੮॥ ਇਕੁ ਜਾਚਿਕੁ ਮੰਗੈ ਦਾਨੁ ਦੁਆਰੈ ॥ ਜਾ ਪ੍ਰਭ ਭਾਵੈ ਤਾ ਕਿਰਪਾ ਧਾਰੈ ॥ ਦੇਹੁ ਦਰਸੁ ਜਿਤੁ ਮਨੁ ਤ੍ਰਿਪਤਾਸੈ ਹਰਿ ਕੀਰਤਨਿ ਮਨੁ ਠਹਰਾਇਦਾ ॥੯॥ ਰੂੜੋ ਠਾਕੁਰੁ ਕਿਤੈ ਵਸਿ ਨ ਆਵੈ ॥ ਹਰਿ ਸੋ ਕਿਛੁ ਕਰੇ ਜਿ ਹਰਿ ਕਿਆ ਸੰਤਾ ਭਾਵੈ ॥ ਕੀਤਾ ਲੋੜਨਿ ਸੋਈ ਕਰਾਇਨਿ ਦਰਿ ਫੇਰੁ ਨ ਕੋਈ ਪਾਇਦਾ ॥੧੦॥ ਜਿਥੈ ਅਉਘਟੁ ਆਇ ਬਨਤੁ ਹੈ ਪ੍ਰਾਣੀ ॥ ਤਿਥੈ ਹਰਿ ਧਿਆਈਐ ਸਾਰਿੰਗਪਾਣੀ ॥ ਜਿਥੈ ਪੁਤ੍ਰੁ ਕਲਤ੍ਰੁ ਨ ਬੇਲੀ ਕੋਈ ਤਿਥੈ ਹਰਿ ਆਪਿ ਛਡਾਇਦਾ ॥੧੧॥ ਵਡਾ ਸਾਹਿਬੁ ਅਗਮ ਅਥਾਹਾ ॥ ਕਿਉ ਮਿਲੀਐ ਪ੍ਰਭ ਵੇਪਰਵਾਹਾ ॥ ਕਾਟਿ ਸਿਲਕ ਜਿਸੁ ਮਾਰਗਿ ਪਾਏ ਸੋ ਵਿਚਿ ਸੰਗਤਿ ਵਾਸਾ ਪਾਇਦਾ ॥੧੨॥ ਹੁਕਮੁ ਬੂਝੈ ਸੋ ਸੇਵਕੁ ਕਹੀਐ ॥ ਬੁਰਾ ਭਲਾ ਦੁਇ ਸਮਸਰਿ ਸਹੀਐ ॥ ਹਉਮੈ ਜਾਇ ਤ ਏਕੋ ਬੂਝੈ ਸੋ ਗੁਰਮੁਖਿ ਸਹਜਿ ਸਮਾਇਦਾ ॥੧੩॥ ਹਰਿ ਕੇ ਭਗਤ ਸਦਾ ਸੁਖਵਾਸੀ ॥ ਬਾਲ ਸੁਭਾਇ ਅਤੀਤ ਉਦਾਸੀ ॥ ਅਨਿਕ ਰੰਗ ਕਰਹਿ ਬਹੁ ਭਾਤੀ ਜਿਉ ਪਿਤਾ ਪੂਤੁ ਲਾਡਾਇਦਾ ॥੧੪॥ ਅਗਮ ਅਗੋਚਰੁ ਕੀਮਤਿ ਨਹੀ ਪਾਈ ॥ ਤਾ ਮਿਲੀਐ ਜਾ ਲਏ ਮਿਲਾਈ ॥ ਗੁਰਮੁਖਿ ਪ੍ਰਗਟੁ ਭਇਆ ਤਿਨ ਜਨ ਕਉ ਜਿਨ ਧੁਰਿ ਮਸਤਕਿ ਲੇਖੁ ਲਿਖਾਇਦਾ ॥੧੫॥ ਤੂ ਆਪੇ ਕਰਤਾ ਕਾਰਣ ਕਰਣਾ ॥ ਸ੍ਰਿਸਟਿ ਉਪਾਇ ਧਰੀ ਸਭ ਧਰਣਾ ॥ ਜਨ ਨਾਨਕੁ ਸਰਣਿ ਪਇਆ ਹਰਿ ਦੁਆਰੈ ਹਰਿ ਭਾਵੈ ਲਾਜ ਰਖਾਇਦਾ ॥੧੬॥੧॥੫॥

ਮਾਰੂ ਸੋਲਹੇ ਮਹਲਾ ੫ ੧ੴ ਸਤਿਗੁਰ ਪ੍ਰਸਾਦਿ ॥

ਜੋ ਦੀਸੈ ਸੋ ਏਕੋ ਤੂਹੈ ॥ ਬਾਣੀ ਤੇਰੀ ਸ੍ਰਵਣਿ ਸੁਣੀਐ ॥ ਦੂਜੀ ਅਵਰ ਨ ਜਾਪਸਿ ਕੋਈ ਸਗਲ ਤੁਮਾਰੀ ਧਾਰਣਾ ॥੧॥ ਆਪਿ ਚਿਤਾਰੇ ਅਪਣਾ ਕੀਆ ॥ ਆਪੇ ਆਪਿ ਆਪਿ ਪ੍ਰਭੁ ਥੀਆ ॥ ਆਪਿ ਉਪਾਇ ਰਚਿਓਨੁ ਪਸਾਰਾ ਆਪੇ ਘਟਿ ਘਟਿ ਸਾਰਣਾ ॥੨॥

ਇਕਿ ਉਪਾਏ ਵਡ ਦਰਵਾਰੀ ॥ ਇਕਿ ਉਦਾਸੀ ਇਕਿ ਘਰ ਬਾਰੀ ॥ ਇਕਿ ਭੂਖੇ ਇਕਿ ਤ੍ਰਿਪਤਿ ਅਘਾਏ ਸਭਸੈ ਤੇਰਾ ਪਾਰਣਾ ॥੩॥ ਆਪੇ ਸਤਿ ਸਤਿ ਸਤਿ ਸਾਚਾ ॥ ਓਤਿ ਪੋਤਿ ਭਗਤਨ ਸੰਗਿ ਰਾਚਾ ॥ ਆਪੇ ਗੁਪਤੁ ਆਪੇ ਹੈ ਪਰਗਟੁ ਅਪਣਾ ਆਪੁ ਪਸਾਰਣਾ ॥੪॥ ਸਦਾ ਸਦਾ ਸਦ ਹੋਵਣਹਾਰਾ ॥ ਊਚਾ ਅਗਮੁ ਅਥਾਹੁ ਅਪਾਰਾ ॥ ਊਣੇ ਭਰੇ ਭਰੇ ਭਰਿ ਊਣੇ ਏਹਿ ਚਲਤ ਸੁਆਮੀ ਕੇ ਕਾਰਣਾ ॥੫॥ ਮੁਖਿ ਸਾਲਾਹੀ ਸਚੇ ਸਾਹਾ ॥ ਨੈਣੀ ਪੇਖਾ ਅਗਮ ਅਥਾਹਾ ॥ ਕਰਨੀ ਸੁਣਿ ਸੁਣਿ ਮਨੁ ਤਨੁ ਹਰਿਆ ਮੇਰੇ ਸਾਹਿਬ ਸਗਲ ਉਧਾਰਣਾ ॥੬॥ ਕਰਿ ਕਰਿ ਵੇਖਹਿ ਕੀਤਾ ਅਪਣਾ ॥ ਜੀਅ ਜੰਤ ਸੋਈ ਹੈ ਜਪਣਾ ॥ ਅਪਣੀ ਕੁਦਰਤਿ ਆਪੇ ਜਾਣੈ ਨਦਰੀ ਨਦਰਿ ਨਿਹਾਲਣਾ ॥੭॥ ਸੰਤ ਸਭਾ ਜਹ ਬੈਸਹਿ ਪ੍ਰਭ ਪਾਸੇ ॥ ਅਨੰਦ ਮੰਗਲ ਹਰਿ ਚਲਤ ਤਮਾਸੇ ॥ ਗੁਣ ਗਾਵਹਿ ਅਨਹਦ ਧੁਨਿ ਬਾਣੀ ਤਹ ਨਾਨਕ ਦਾਸੁ ਚਿਤਾਰਣਾ ॥੮॥ ਆਵਣੁ ਜਾਣਾ ਸਭੁ ਚਲਤੁ ਤੁਮਾਰਾ ॥ ਕਰਿ ਕਰਿ ਦੇਖੈ ਖੇਲੁ ਅਪਾਰਾ ॥ ਆਪਿ ਉਪਾਏ ਉਪਾਵਣਹਾਰਾ ਅਪਣਾ ਕੀਆ ਪਾਲਣਾ ॥੯॥ ਸੁਣਿ ਸੁਣਿ ਜੀਵਾ ਸੋਇ ਤੁਮਾਰੀ ॥ ਸਦਾ ਸਦਾ ਜਾਈ ਬਲਿਹਾਰੀ ॥ ਦੁਇ ਕਰ ਜੋੜਿ ਸਿਮਰਉ ਦਿਨੁ ਰਾਤੀ ਮੇਰੇ ਸੁਆਮੀ ਅਗਮ ਅਪਾਰਣਾ ॥੧੦॥ ਤੁਧੁ ਬਿਨੁ ਦੂਜੇ ਕਿਸੁ ਸਾਲਾਹੀ ॥ ਏਕੋ ਏਕੁ ਜਪੀ ਮਨ ਮਾਹੀ ॥ ਹੁਕਮੁ ਬੂਝਿ ਜਨ ਭਏ ਨਿਹਾਲਾ ਇਹ ਭਗਤਾ ਕੀ ਘਾਲਣਾ ॥੧੧॥ ਗੁਰ ਉਪਦੇਸਿ ਜਪੀਐ ਮਨਿ ਸਾਚਾ ॥ ਗੁਰ ਉਪਦੇਸਿ ਰਾਮ ਰੰਗਿ ਰਾਚਾ ॥ ਗੁਰ ਉਪਦੇਸਿ ਤੁਟਹਿ ਸਭਿ ਬੰਧਨ ਇਹੁ ਭਰਮੁ ਮੋਹੁ ਪਰਜਾਲਣਾ ॥੧੨॥ ਜਹ ਰਾਖੈ ਸੋਈ ਸੁਖ ਥਾਨਾ ॥ ਸਹਜੇ ਹੋਇ ਸੋਈ ਭਲ ਮਾਨਾ ॥ ਬਿਨਸੇ ਬੈਰ ਨਾਹੀ ਕੋ ਬੈਰੀ ਸਭੁ ਏਕੋ ਹੈ ਭਾਲਣਾ ॥੧੩॥ ਡਰ ਚੂਕੇ ਬਿਨਸੇ ਅੰਧਿਆਰੇ ॥ ਪ੍ਰਗਟ ਭਏ ਪ੍ਰਭ ਪੁਰਖ ਨਿਰਾਰੇ ॥ ਆਪੁ ਛੋਡਿ ਪਏ ਸਰਣਾਈ ਜਿਸ ਕਾ ਸਾ ਤਿਸੁ ਘਾਲਣਾ ॥੧੪॥ ਐਸਾ ਕੋ ਵਡਭਾਗੀ ਆਇਆ ॥ ਆਠ ਪਹਰ ਜਿਨਿ ਖਸਮੁ ਧਿਆਇਆ ॥ ਤਿਸੁ ਜਨ ਕੈ ਸੰਗਿ ਤਰੈ ਸਭੁ ਕੋਈ ਸੋ ਪਰਵਾਰ ਸਧਾਰਣਾ ॥੧੫॥ ਇਹ ਬਖਸੀਸ ਖਸਮ ਤੇ ਪਾਵਾ ॥ ਆਠ ਪਹਰ ਕਰ ਜੋੜਿ ਧਿਆਵਾ ॥ ਨਾਮੁ ਜਪੀ ਨਾਮਿ ਸਹਜਿ ਸਮਾਵਾ ਨਾਮੁ ਨਾਨਕ ਮਿਲੈ ਉਚਾਰਣਾ ॥੧੬॥੧॥੬॥ ਮਾਰੂ ਮਹਲ

੫ ॥ ਸੂਰਤਿ ਦੇਖਿ ਨ ਭੂਲੁ ਗਵਾਰਾ ॥ ਮਿਥਨ ਮੋਹਾਰਾ ਝੂਠੁ ਪਸਾਰਾ ॥ ਜਗ ਮਹਿ ਕੋਈ
ਰਹਣੁ ਨ ਪਾਏ ਨਿਹਚਲੁ ਏਕੁ ਨਾਰਾਇਣਾ ॥੧॥ ਗੁਰ ਪੂਰੇ ਕੀ ਪਉ ਸਰਣਾਈ ॥ ਮੋਹੁ ਸੋ
ਗੁ ਸਭੁ ਭਰਮੁ ਮਿਟਾਈ ॥ ਏਕੋ ਮੰਤ੍ਰੁ ਦ੍ਰਿੜਾਏ ਅਉਖਧੁ ਸਚੁ ਨਾਮੁ ਰਿਦ ਗਾਇਣਾ ॥੨
॥ ਜਿਸੁ ਨਾਮੈ ਕਉ ਤਰਸਹਿ ਬਹੁ ਦੇਵਾ ॥ ਸਗਲ ਭਗਤਿ ਜਾ ਕੀ ਕਰਦੇ ਸੇਵਾ ॥ ਅਨਾਥ
ਾ ਨਾਥੁ ਦੀਨ ਦੁਖ ਭੰਜਨੁ ਸੋ ਗੁਰ ਪੂਰੇ ਤੇ ਪਾਇਣਾ ॥੩॥ ਹੋਰੁ ਦੁਆਰਾ ਕੋਇ ਨ ਸੂਝੈ ॥ ਤ੍ਰਿ
ਭਵਣ ਧਾਵੈ ਤਾ ਕਿਛੂ ਨ ਬੂਝੈ ॥ ਸਤਿਗੁਰੁ ਸਾਹੁ ਭੰਡਾਰੁ ਨਾਮ ਜਿਸੁ ਇਹੁ ਰਤਨੁ ਤਿਸੈ
ਤੇ ਪਾਇਣਾ ॥੪॥ ਜਾ ਕੀ ਧੂਰਿ ਕਰੇ ਪੁਨੀਤਾ ॥ ਸੁਰਿ ਨਰ ਦੇਵ ਨ ਪਾਵਹਿ ਮੀਤਾ ॥ ਸਤਿ
ਪੁਰਖੁ ਸਤਿਗੁਰੁ ਪਰਮੇਸਰੁ ਜਿਸੁ ਭੇਟਤ ਪਾਰਿ ਪਰਾਇਣਾ ॥੫॥ ਪਾਰਜਾਤੁ ਲੋੜਹਿ
ਮਨ ਪਿਆਰੇ ॥ ਕਾਮਧੇਨੁ ਸੋਹੀ ਦਰਬਾਰੇ ॥ ਤ੍ਰਿਪਤਿ ਸੰਤੋਖੁ ਸੇਵਾ ਗੁਰ ਪੂਰੇ ਨਾਮੁ ਕਮ
ਾਇ ਰਸਾਇਣਾ ॥੬॥ ਗੁਰ ਕੈ ਸਬਦਿ ਮਰਹਿ ਪੰਚ ਧਾਤੂ ॥ ਭੈ ਪਾਰਬ੍ਰਹਮ ਹੋਵਹਿ ਨਿਰ
ਮਲਾਤੂ ॥ ਪਾਰਸੁ ਜਬ ਭੇਟੈ ਗੁਰੁ ਪੂਰਾ ਤਾ ਪਾਰਸੁ ਪਰਸਿ ਦਿਖਾਇਣਾ ॥੭॥ ਕਈ
ਬੈਕੁੰਠ ਨਾਹੀ ਲਵੈ ਲਾਗੇ ॥ ਮੁਕਤਿ ਬਪੁੜੀ ਭੀ ਗਿਆਨੀ ਤਿਆਗੇ ॥ ਏਕੰਕਾਰੁ ਸਤਿ
ਗੁਰ ਤੇ ਪਾਈਐ ਹਉ ਬਲਿ ਬਲਿ ਗੁਰ ਦਰਸਾਇਣਾ ॥੮॥ ਗੁਰ ਕੀ ਸੇਵ ਨ ਜਾਣੈ ਕੋ
ਈ ॥ ਗੁਰੁ ਪਾਰਬ੍ਰਹਮੁ ਅਗੋਚਰੁ ਸੋਈ ॥ ਜਿਸ ਨੋ ਲਾਇ ਲਏ ਸੋ ਸੇਵਕੁ ਜਿਸੁ ਵਡਭ
ਾਗ ਮਥਾਇਣਾ ॥੯॥ ਗੁਰ ਕੀ ਮਹਿਮਾ ਬੇਦ ਨ ਜਾਣਹਿ ॥ ਤੁਛ ਮਾਤ ਸੁਣਿ ਸੁਣਿ ਵਖ
ਾਣਹਿ ॥ ਪਾਰਬ੍ਰਹਮ ਅਪਰੰਪਰ ਸਤਿਗੁਰ ਜਿਸੁ ਸਿਮਰਤ ਮਨੁ ਸੀਤਲਾਇਣਾ ॥
੧੦॥ ਜਾ ਕੀ ਸੋਇ ਸੁਣੀ ਮਨੁ ਜੀਵੈ ॥ ਰਿਦੈ ਵਸੈ ਤਾ ਠੰਢਾ ਥੀਵੈ ॥ ਗੁਰੁ ਮੁਖਹੁ ਅਲ
ਾਏ ਤਾ ਸੋਭਾ ਪਾਏ ਤਿਸੁ ਜਮ ਕੈ ਪੰਥਿ ਨ ਪਾਇਣਾ ॥੧੧॥ ਸੰਤਨ ਕੀ ਸਰਣਾਈ ਪੜਿ
ਆ ॥ ਜੀਉ ਪ੍ਰਾਣ ਧਨੁ ਆਗੈ ਧਰਿਆ ॥ ਸੇਵਾ ਸੁਰਤਿ ਨ ਜਾਣਾ ਕਾਈ ਤੁਮ ਕਰਹੁ ਦ
ਇਆ ਕਿਰਮਾਇਣਾ ॥੧੨॥ ਨਿਰਗੁਣ ਕਉ ਸੰਗਿ ਲੇਹੁ ਰਲਾਏ ॥ ਕਰਿ ਕਿਰਪਾ ਮੋ
ਹਿ ਟਹਲੈ ਲਾਏ ॥ ਪਖਾ ਫੇਰਉ ਪੀਸਉ ਸੰਤ ਆਗੈ ਚਰਣ ਧੋਇ ਸੁਖੁ ਪਾਇਣਾ ॥
੧੩॥ ਬਹੁਤੁ ਦੁਆਰੇ ਭ੍ਰਮਿ ਭ੍ਰਮਿ ਆਇਆ ॥ ਤੁਮਰੀ ਕਿਰਪਾ ਤੇ ਤੁਮ ਸਰਣਾਇਆ
॥ ਸਦਾ ਸਦਾ ਸੰਤਹ ਸੰਗਿ ਰਾਖਹੁ ਏਹੁ ਨਾਮ ਦਾਨੁ ਦੇਵਾਇਣਾ ॥੧੪॥ ਭਏ ਕ੍ਰਿਪਾਲ

ਗੁਸਾਈ ਮੇਰੇ ॥ ਦਰਸਨੁ ਪਾਇਆ ਸਤਿਗੁਰ ਪੂਰੇ ॥ ਸੁਖ ਸਹਜ ਸਦਾ ਆਨੰਦਾ ਨਾਨਕ
ਦਾਸ ਦਸਾਇਣਾ ॥੧੫॥੨॥੧੧॥

ਮਾਰੂ ਸੋਲਹੇ ਮਹਲਾ ੫ ੧ਓ ਸਤਿਗੁਰ ਪ੍ਰਸਾਦਿ ॥

ਸਿਮਰੈ ਧਰਤੀ ਅਰੁ ਆਕਾਸਾ ॥ ਸਿਮਰਹਿ ਚੰਦ ਸੂਰਜ ਗੁਣਤਾਸਾ ॥ ਪਉਣੁ ਪਾਣੀ ਬੈਸੰ
ਤਰ ਸਿਮਰਹਿ ਸਿਮਰੈ ਸਗਲ ਉਪਾਰਜਨਾ ॥੧॥ ਸਿਮਰਹਿ ਖੰਡ ਦੀਪ ਸਭਿ ਲੋਅ
॥ ਸਿਮਰਹਿ ਪਾਤਾਲ ਪੁਰੀਆ ਸਚੁ ਸੋਆ ॥ ਸਿਮਰਹਿ ਖਾਣੀ ਸਿਮਰਹਿ ਬਾਣੀ
ਸਿਮਰਹਿ ਸਗਲੇ ਹਰਿ ਜਨਾ ॥੨॥ ਸਿਮਰਹਿ ਬ੍ਰਹਮੇ ਬਿਸਨ ਮਹੇਸਾ ॥ ਸਿਮਰਹਿ
ਦੇਵਤੇ ਕੋੜਿ ਤੇਤੀਸਾ ॥ ਸਿਮਰਹਿ ਜਖ੍ਹਿ ਦੈਤ ਸਭਿ ਸਿਮਰਹਿ ਅਗਨਤੁ ਨ ਜਾਈ ਜ
ਗਨਾ ॥੩॥ ਸਿਮਰਹਿ ਪਸੁ ਪੰਖੀ ਸਭਿ ਭੂਤਾ ॥ ਸਿਮਰਹਿ ਬਨ ਪਰਬਤ ਅਉਧੂ
ਤਾ ॥ ਲਤਾ ਬਲੀ ਸਾਖ ਸਭ ਸਿਮਰਹਿ ਰਵਿ ਰਹਿਆ ਸੁਆਮੀ ਸਭ ਮਨਾ ॥੪॥
ਸਿਮਰਹਿ ਥੂਲ ਸੂਖਮ ਸਭਿ ਜੰਤਾ ॥ ਸਿਮਰਹਿ ਸਿਧ ਸਾਧਿਕ ਹਰਿ ਮੰਤਾ ॥ ਗੁਪਤ ਪ੍ਰ
ਗਟ ਸਿਮਰਹਿ ਪ੍ਰਭ ਮੇਰੇ ਸਗਲ ਭਵਨ ਕਾ ਪ੍ਰਭ ਧਨਾ ॥੫॥ ਸਿਮਰਹਿ ਨਰ ਨਾਰੀ ਆਸ
ਰਮਾ ॥ ਸਿਮਰਹਿ ਜਾਤਿ ਜੋਤਿ ਸਭਿ ਵਰਨਾ ॥ ਸਿਮਰਹਿ ਗੁਣੀ ਚਤੁਰ ਸਭਿ ਬੇਤੇ ਸਿ
ਮਰਹਿ ਰੈਣੀ ਅਰੁ ਦਿਨਾ ॥੬॥ ਸਿਮਰਹਿ ਘੜੀ ਮੂਰਤ ਪਲ ਨਿਮਖਾ ॥ ਸਿਮਰੈ ਕਾ
ਲੁ ਅਕਾਲੁ ਸੁਚਿ ਸੋਚਾ ॥ ਸਿਮਰਹਿ ਸਉਣ ਸਾਸਤ੍ਰ ਸੰਜੋਗਾ ਅਲਖੁ ਨ ਲਖੀਐ
ਇਕੁ ਖਿਨਾ ॥੭॥ ਕਰਨ ਕਰਾਵਨਹਾਰ ਸੁਆਮੀ ॥ ਸਗਲ ਘਟਾ ਕੇ ਅੰਤਰਜਾਮੀ ॥
ਕਰਿ ਕਿਰਪਾ ਜਿਸੁ ਭਗਤੀ ਲਾਵਹੁ ਜਨਮੁ ਪਦਾਰਥੁ ਸੋ ਜਿਨਾ ॥੮॥ ਜਾ ਕੈ ਮਨਿ ਵੂ
ਠਾ ਪ੍ਰਭੁ ਅਪਨਾ ॥ ਪੂਰੈ ਕਰਮਿ ਗੁਰ ਕਾ ਜਪੁ ਜਪਨਾ ॥ ਸਰਬ ਨਿਰੰਤਰਿ ਸੋ ਪ੍ਰਭੁ ਜਾ
ਤਾ ਬਹੁੜਿ ਨ ਜੋਨੀ ਭ੍ਰਮਿ ਰੁਨਾ ॥੯॥ ਗੁਰ ਕਾ ਸਬਦੁ ਵਸੈ ਮਨਿ ਜਾ ਕੈ ॥ ਦੂਖੁ ਦਰਦੁ ਭ੍ਰਮੁ
ਤਾ ਕਾ ਭਾਗੈ ॥ ਸੁਖ ਸਹਜ ਆਨੰਦ ਨਾਮ ਰਸੁ ਅਨਹਦ ਬਾਣੀ ਸਹਜ ਧੁਨਾ ॥੧੦॥
ਸੋ ਧਨਵੰਤਾ ਜਿਨਿ ਪ੍ਰਭੁ ਧਿਆਇਆ ॥ ਸੋ ਪਤਿਵੰਤਾ ਜਿਨਿ ਸਾਧਸੰਗੁ ਪਾਇ
ਆ ॥ ਪਾਰਬ੍ਰਹਮੁ ਜਾ ਕੈ ਮਨਿ ਵੂਠਾ ਸੋ ਪੂਰ ਕਰੰਮਾ ਨਾ ਛਿਨਾ ॥੧੧॥ ਜਲਿ ਥਲਿ
ਮਹੀਅਲਿ ਸੁਆਮੀ ਸੋਈ ॥ ਅਵਰੁ ਨ ਕਹੀਐ ਦੂਜਾ ਕੋਈ ॥ ਗੁਰ ਗਿਆਨ

ਅੰਜਨਿਕਾਟਿਓਢੁਸਭੁਸਗਲਾਅਵਰੁਨਦੀਸੈਏਕਬਿਨਾ॥੧੨॥ਊਚੇਤੇਊਚਾਬਡ
ਬਾਰਾ॥ਕਹਣੁਨਜਾਈਅੰਤੁਨਪਾਰਾ॥ਗਹਿਰਗੰਭੀਰਅਥਾਹਸੁਆਮੀਅਤੁਲੁਨ
ਜਾਈਕਿਆਮਿਨਾ॥੧੩॥ਤੂਕਰਤਾਤੇਰਾਸਭੁਕੀਆ॥ਤੁਝੁਬਿਨੁਅਵਰੁਨਕੋਈ
ਬੀਆ॥ਆਦਿਮਧਿਅੰਤਿਪ੍ਰਭੁਤੂਹੈਸਗਲਪਸਾਰਾਤੁਮਤਨਾ॥੧੪॥ਜਮਦੂ
ਤੁਤਿਸੁਨਿਕਟਿਨਆਵੈ॥ਸਾਧਸੰਗਿਹਰਿਕੀਰਤਨੁਗਾਵੈ॥ਸਗਲਮਨੋਰਥਤ
ਕੇਪੂਰਨਜੋਸ੍ਰਵਣੀਪ੍ਰਭਕਾਜਸੁਸੁਨਾ॥੧੫॥ਤੂਸਭਨਾਕਾਸਭੁਕੋਤੇਰਾ॥ਸਾਚੇਸਾ
ਹਿਬਗਹਿਰਗੰਭੀਰਾ॥ਕਹੁਨਾਨਕਸੇਈਜਨਊਤਮਜੋਭਾਵਹਿਸੁਆਮੀਤੁਮ
ਮਨਾ॥੧੬॥੧॥੮॥ ਮਾਰੂਮਹਲਾ੫ ॥ਪ੍ਰਭਸਮਰਥਸਰਬਸੁਖਦਾਨਾ॥
ਸਿਮਰਉਨਾਮੁਹੋਹੁਮਿਹਰਵਾਨਾ॥ਹਰਿਦਾਤਾਜੀਅਜੰਤਭੇਖਾਰੀਜਨੁਬਾਂਛੈਜਾਚੰ
ਗਨਾ॥੧॥ਮਾਗਉਜਨਧੂਰਿਪਰਮਗਤਿਪਾਵਉ॥ਜਨਮਜਨਮਕੀਮੈਲੁਮਿਟਾਵ
ਉ॥ਦੀਰਘਰੋਗਮਿਟਹਿਹਰਿਅਉਖਧਿਹਰਿਨਿਰਮਲਿਰਾਪੈਮੰਗਨਾ॥੨॥ਸ੍ਰਵ
ਣੀਸੁਣਉਬਿਮਲਜਸੁਸੁਆਮੀ॥ਏਕਾਓਟਤਜਉਬਿਖੁਕਾਮੀ॥ਨਿਵਿਨਿ
ਵਿਪਾਇਲਗਉਦਾਸਤੇਰੇਕਰਿਸੁਕ੍ਰਿਤੁਨਾਹੀਸੰਗਨਾ॥੩॥ਰਸਨਾਗੁਣਗਾਵੈ
ਹਰਿਤੇਰੇ॥ਮਿਟਹਿਕਮਾਤੇਅਵਗੁਣਮੇਰੇ॥ਸਿਮਰਿਸਿਮਰਿਸੁਆਮੀਮਨੁਜੀ
ਵੈਪੰਚਦੂਤਤਜਿਤੰਗਨਾ॥੪॥ਚਰਨਕਮਲਜਪਿਬੋਹਥਿਚਰੀਐ॥ਸੰਤਸੰਗਿ
ਮਿਲਿਸਾਗਰੁਤਰੀਐ॥ਅਰਚਾਬੰਦਨਹਰਿਸਮਤਨਿਵਾਸੀਬਾਹੁੜਿਜੋਨਿਨ
ਨੰਗਨਾ॥੫॥ਦਾਸਦਾਸਨਕੋਕਰਿਲੇਹੁਗੋਪਾਲਾ॥ਕ੍ਰਿਪਾਨਿਧਾਨਦੀਨਦਇਆ
ਲਾ॥ਸਖਾਸਹਾਈਪੂਰਨਪਰਮੇਸੁਰਮਿਲੁਕਦੇਨਹੋਵੀਭੰਗਨਾ॥੬॥ਮਨੁਤਨੁਅ
ਰਪਿਧਰੀਹਰਿਆਗੈ॥ਜਨਮਜਨਮਕਾਸੋਇਆਜਾਗੈ॥ਜਿਸਕਾਸਾਸੋਈਪ੍ਰਤਿ
ਪਾਲਕੁਹਤਿਤਿਆਗੀਹਉਮੈਹੰਤਨਾ॥੭॥ਜਲਿਥਲਿਪੂਰਨਅੰਤਰਜਾਮੀ॥
ਘਟਿਘਟਿਰਵਿਆਅਛਲਸੁਆਮੀ॥ਭਰਮਭੀਤਿਖੋਈਗੁਰਿਪੂਰੈਏਕੁਰਵਿ
ਆਸਰਬੰਗਨਾ॥੮॥ਜਤਕਤਪੇਖਉਪ੍ਰਭਸੁਖਸਾਗਰ॥ਹਰਿਤੋਟਿਭੰਡਾਰਨਾਹੀ
ਰਤਨਾਗਰ॥ਅਗਹਅਗਾਹਕਿਛੁਮਿਤਿਨਹੀਪਾਈਐਸੋਬੂਝੈਜਿਸੁਕਿਰਪੰ

ਨਾ॥੯॥ਛਾਤੀਸੀਤਲਮਨੁਤਨੁਠੰਢਾ॥ਜਨਮਮਰਣਕੀਮਿਟਵੀਡੰਝਾ॥ਕਰੁਗਹਿ
ਕਾਢਿਲੀਏਪ੍ਰਭਿਅਪੁਨੈਅੰਮਿਉਧਾਰਿਦ੍ਰਿਸਟੰਗਨਾ॥੧੦॥ਏਕੋਏਕੁਰਵਿਆਸ
ਭਠਾਈ॥ਤਿਸੁਬਿਨੁਦੂਜਾਕੋਈਨਾਹੀ॥ਆਦਿਮਧਿਅੰਤਿਪ੍ਰਭੁਰਵਿਆਤ੍ਰਿਸਨ
ਬੁਝੀਭਰਮੰਗਨਾ॥੧੧॥ਗੁਰੁਪਰਮੇਸਰੁਗੁਰੁਗੋਬਿੰਦੁ॥ਗੁਰੁਕਰਤਾਗੁਰੁਸਦਬਖਸੰ
ਦੂ॥ਗੁਰਜਪੁਜਾਪਿਜਪਤਫਲੁਪਾਇਆਗਿਆਨਦੀਪਕੁਸੰਤਸੰਗਨਾ॥੧੨॥
ਜੋਪੇਖਾਸੋਸਭੁਕਿਛੁਸੁਆਮੀ॥ਜੋਸੁਨਣਾਸੋਪ੍ਰਭਕੀਬਾਨੀ॥ਜੋਕੀਨੋਸੋਤੁਮਹਿਕ
ਰਾਇਓਸਰਣਿਸਹਾਈਸੰਤਹਤਨਾ॥੧੩॥ਜਾਚਕੁਜਾਚੈਤੁਮਹਿਅਰਾਧੈ॥ਪਤਿ
ਤਪਾਵਨਪੂਰਨਪ੍ਰਭਸਾਧੈ॥ਏਕੋਦਾਨੁਸਰਬ ਸੁਖਗੁਣਨਿਧਿਆਨਮੰਗਨ
ਨਿਹਕਿੰਚਨਾ॥੧੪॥ਕਾਇਆਪਾਤ੍ਰੁਪ੍ਰਭੁਕਰਣੈਹਾਰਾ॥ਲਗੀਲਾਗਿਸੰਤਸੰਗ
ਰਾ॥ਨਿਰਮਲਸੋਇਬਣੀਹਰਿਬਾਣੀਮਨੁਨਾਮਿਮਜੀਠੈਰੰਗਨਾ॥੧੫॥ਸੋਲਹਕ
ਲਾਸੰਪੂਰਨਫਲਿਆ॥ਅਨਤਕਲਾਹੋਇਠਾਕੁਰੁਚੜਿਆ॥ਅਨਦਬਿਨੋਦਹ
ਰਿਨਾਮਿਸੁਖੁਨਾਨਕਅੰਮ੍ਰਿਤਰਸੁਹਰਿਭੁੰਚਨਾ॥੧੬॥੨॥੯॥

ਮਾਰੂਸੋਲਹੇਮਹਲਾ੫ ੴਸਤਿਗੁਰਪ੍ਰਸਾਦਿ॥

ਤੂਸਾਹਿਬੁਹਉਸੇਵਕੁਕੀਤਾ॥ਜੀਉਪਿੰਡੁਸਭੁਤੇਰਾਦੀਤਾ॥ਕਰਨਕਰਾਵਨਸਭੁ
ਤੂਹੈਤੂਹੈਹੈਨਾਹੀਕਿਛੁਅਸਾੜਾ॥੧॥ਤੁਮਹਿਪਠਾਏਤਾਜਗਮਹਿਆਏ॥ਜੋਤੁਧੁ
ਭਾਣਾਸੇਕਰਮਿਕਮਾਏ॥ਤੁਝਤੇਬਾਹਰਿਕਿਛੂਨਹੋਆਤਾਭੀਨਾਹੀਕਿਛੁਕਾੜਾ॥
੨॥ਊਹਾਹੁਕਮੁਤੁਮਾਰਾਸੁਣੀਐ॥ਈਹਾਹਰਿਜਸੁਤੇਰਾਭਣੀਐ॥ਆਪੇਲੇਖਅ
ਲੇਖੈਆਪੇਤੁਮਸਿਉਨਾਹੀਕਿਛੁਝਾੜਾ॥੩॥ਤੂਪਿਤਾਸਭਿਬਾਰਿਕਥਾਰੇ॥ਜਿਉ
ਖੇਲਾਵਹਿਤਿਉਖੇਲਣਹਾਰੇ॥ਉਝੜਮਾਰਗੁਸਭੁਤੁਮਹੀਕੀਨਾਚਲੈਨਾਹੀਕੋ
ਵੇਪਾੜਾ॥੪॥ਇਕਿਬੈਸਾਇਰਖੇਗਿਰਹਿਅੰਤਰਿ॥ਇਕਿਪਠਾਏਦੇਸਦਿਸੰਤਰਿ
॥ਇਕਹੀਕਉਘਾਸੁਇਕਹੀਕਉਰਾਜਾਇਨਮਹਿਕਹੀਐਕਿਆਕੂੜਾ॥੫॥ਕ
ਵਨਸੁਮੁਕਤੀਕਵਨਸੁਨਰਕਾ॥ਕਵਨੁਸੈਸਾਰੀਕਵਨੁਸੁਭਗਤਾ॥ਕਵਨਸੁਦਾਨ
ਕਵਨੁਸੁਹੋਛਾਕਵਨਸੁਸੁਰਤਾਕਵਨੁਜੜਾ॥੬॥ਹੁਕਮੇਮੁਕਤੀਹੁਕਮੇਨਰਕਾ॥

ਹੁਕਮੀਸੈਸਾਰੀਹੁਕਮੇਭਗਤਾ॥ਹੁਕਮੇਹੋਛਾਹੁਕਮੇਦਾਨਾਦੂਜਾਨਾਹੀਅਵਰੁਧੜਾ
੭॥ਸਾਗਰੁਕੀਨਾਅਤਿਤੁਮਭਾਰਾ॥ਇਕਿਖੜੇਰਸਾਤਲਿਕਰਿਮਨਮੁਖਗਾਵ
ਾਰਾ॥ਇਕਨਾਪਾਰਿਲੰਘਾਵਹਿਆਪੇਸਤਿਗੁਰੁਜਿਨਕਾਸਚੁਬੇੜਾ॥੮॥ਕਉਤ
ਕੁਕਾਲੁਇਹੁਹੁਕਮਿਪਠਾਇਆ॥ਜੀਅਜੰਤਓਪਾਇਸਮਾਇਆ॥ਵੇਖੈਵਿਗ
ਸੈਸਭਿਰੰਗਮਾਣੇਰਚਨੁਕੀਨਾਇਕੁਆਖਾੜਾ॥੯॥ਵਡਾਸਾਹਿਬੁਵਡੀਨਾਈ॥
ਵਡਦਾਤਾਰੁਵਡੀਜਿਸੁਜਾਈ॥ਅਗਮਅਗੋਚਰੁਬੇਅੰਤਅਤੋਲਾਹੈਨਾਹੀਕਿਛੁ
ਆਹਾੜਾ॥੧੦॥ਕੀਮਤਿਕੋਇਨਜਾਣੈਦੂਜਾ॥ਆਪੇਆਪਿਨਿਰੰਜਨਪੂਜਾ॥ਆ
ਪਿਸੁਗਿਆਨੀਆਪਿਧਿਆਨੀਆਪਿਸਤਵੰਤਾਅਤਿਗਾੜਾ॥੧੧॥ਕੇਤੜਿਆ
ਦਿਨਗੁਪਤੁਕਹਾਇਆ॥ਕੇਤੜਿਆਦਿਨਸੁੰਨਿਸਮਾਇਆ॥ਕੇਤੜਿਆਦਿ
ਨਧੁੰਧੂਕਾਰਾਆਪੇਕਰਤਾਪਰਗਟੜਾ॥੧੨॥ਆਪੇਸਕਤੀਸਬਲੁਕਹਾਇਆ॥
ਆਪੇਸੂਰਾਅਮਰੁਚਲਾਇਆ॥ਆਪੇਸਿਵਵਰਤਾਈਅਨੁਅੰਤਰਿਆਪੇਸੀ
ਤਲੁਠਾਰੁਗੜਾ॥੧੩॥ਜਿਸਹਿਨਿਵਾਜੇਗੁਰਮੁਖਿਸਾਜੇ॥ਨਾਮੁਵਸੈਤਿਸੁਅਨ
ਹਦਵਾਜੇ॥ਤਿਸਹੀਸੁਖੁਤਿਸਹੀਠਕੁਰਾਈਤਿਸਹਿਨਆਵੈਜਮੁਨੇੜਾ॥੧੪॥
ਕੀਮਤਿਕਾਗਦਕਹੀਨਜਾਈ॥ਕਹੁਨਾਨਕਬੇਅੰਤਗੁਸਾਈ॥ਆਦਿਮਧਿਅੰਤਿ
ਪ੍ਰਭੁਸੋਈਹਾਥਿਤਿਸੈਕੈਨੇਬੇੜਾ॥੧੫॥ਤਿਸਹਿਸਰੀਕੁਨਾਹੀਰੇਕੋਈ॥ਕਿਸਹੀ
ਬੁਤੈਜਬਾਬੁਨਹੋਈ॥ਨਾਨਕਕਾਪ੍ਰਭੁਆਪੇਆਪੇਕਰਿਕਰਿਵੇਖੈਚੋਜਖੜਾ॥
੧੬॥੧॥੧੦॥ਮਾਰੂਮਹਲਾ੫ ॥ਅਚੁਤਪਾਰਬ੍ਰਹਮਪਰਮੇਸੁਰਅੰ
ਤਰਜਾਮੀ॥ਮਧੁਸੂਦਨਦਾਮੋਦਰਸੁਆਮੀ॥ਰਿਖੀਕੇਸਗੋਵਰਧਨਧਾਰੀਮੁਰਲੀ
ਮਨੋਹਰਹਰਿਰੰਗਾ॥੧॥ਮੋਹਨਮਾਧਵਕ੍ਰਿਸ੍ਨਮੁਰਾਰੇ॥ਜਗਦੀਸੁਰਹਰਿਜੀਉਅ
ਸੁਰਸੰਘਾਰੇ॥ਜਗਜੀਵਨਅਬਿਨਾਸੀਠਾਕੁਰਘਟਘਟਵਾਸੀਹੈਸੰਗਾ॥੨॥ਧ
ਰਣੀਧਰਈਸਨਰਸਿੰਘਨਾਰਾਇਣ॥ਦਾੜਾਅਗ੍ਰੇਪ੍ਰਿਥਮਿਧਰਾਇਣ॥ਬਾਵ
ਨਰੂਪੁਕੀਆਤੁਧੁਕਰਤੇਸਭਹੀਸੇਤੀਹੈਚੰਗਾ॥੩॥ਸ੍ਰੀਰਾਮਚੰਦਜਿਸੁਰੂਪੁਨਰੇ
ਖਿਆ॥ਬਨਵਾਲੀਚਕ੍ਰਪਾਣਿਦਰਸਿਅਨੂਪਿਆ॥ਸਹਸਨੇਤ੍ਰਮੂਰਤਿਹੈਸਹ

ਸਾਇਕੁਦਾਤਾਸਭਹੈਮੰਗਾ॥੪॥ਭਗਤਿਵਛਲੁਅਨਾਥਹਨਾਥੇ॥ਗੋਪੀਨਾਥੁਸਗਲ
ਹੈਸਾਥੇ॥ਬਾਸੁਦੇਵਨਿਰੰਜਨਦਾਤੇਬਰਨਿਨਸਾਕਉਗੁਣਅੰਗਾ॥੫॥ਮੁਕੰਦਮਨੋਹ
ਰਲਖਮੀਨਾਰਾਇਣ॥ਦ੍ਰੋਪਤੀਲਜਾਨਿਵਾਰਿਉਧਾਰਣ॥ਕਮਲਾਕੰਤਕਰਹਿਕੰ
ਤੂਹਲਅਨਦਬਿਨੋਦੀਨਿਹਸੰਗਾ॥੬॥ਅਮੋਘਦਰਸਨਆਜੂਨੀਸੰਭਉ॥ਅ
ਕਾਲਮੂਰਤਿਜਿਸੁਕਦੇਨਾਹੀਖਉ॥ਅਬਿਨਾਸੀਅਬਿਗਤਅਗੋਚਰਸਭੁਕਿਛੁ
ਤੁਝਹੀਹੈਲਗਾ॥੭॥ਸ੍ਰੀਰੰਗਬੈਕੁੰਠਕੇਵਾਸੀ॥ਮਛੁਕਛੁਕੂਰਮੁਆਗਿਆਅਉ
ਤਰਾਸੀ॥ਕੇਸਵਚਲਤਕਰਹਿਨਿਰਾਲੇਕੀਤਾਲੋੜਹਿਸੋਹੋਇਗਾ॥੮॥ਨਿਰਾਹ
ਰੀਨਿਰਵੈਰੁਸਮਾਇਆ॥ਧਾਰਿਖੇਲੁਚਤੁਰਭੁਜੁਕਹਾਇਆ॥ਸਾਵਲਸੁੰਦਰ
ਰੂਪਬਣਾਵਹਿਬੇਣੁਸੁਨਤਸਭਮੋਹੈਗਾ॥੯॥ਬਨਮਾਲਾਬਿਭੂਖਨਕਮਲਨੈਨ
॥ਸੁੰਦਰਕੁੰਡਲਮੁਕਟਬੈਨ॥ਸੰਖਚਕ੍ਰਗਦਾਹੈਧਾਰੀਮਹਾਸਾਰਥੀਸਤਸੰਗਾ॥
੧੦॥ਪੀਤਿਪੀਤੰਬਰਤ੍ਰਿਭਵਣਧਣੀ॥ਜਗੰਨਾਥੁਗੋਪਾਲੁਮੁਖਿਭਣੀ॥ਸਾਰਿੰਗ
ਧਰਭਗਵਾਨਬੀਠੁਲਾਮੈਗਣਤਨਆਵੈਸਰਬੰਗਾ॥੧੧॥ਨਿਹਕੰਟਕੁਨਿਹਕੇਵ
ਲੁਕਹੀਐ॥ਧਨੰਜੈਜਲਿਥਲਿਹੈਮਹੀਐ॥ਮਿਰਤਲੋਕਪਇਆਲਸਮੀਪ
ਤਅਸਥਿਰਥਾਨੁਜਿਸੁਹੈਅਭਗਾ॥੧੨॥ਪਤਿਤਪਾਵਨਦੁਖਭੈਭੰਜਨੁ॥ਅ
ਹੰਕਾਰਿਨਿਵਾਰਣੁਹੈਭਵਖੰਡਨੁ॥ਭਗਤੀਤੋਖਿਤਦੀਨਕ੍ਰਿਪਾਲਾਗੁਣੇਨਕਿਤ
ਹੀਹੈਭਿਗਾ॥੧੩॥ਨਿਰੰਕਾਰੁਅਛਲਅਡੋਲੋ॥ਜੋਤਿਸਰੂਪੀਸਭੁਜਗੁਮਉਲੋ
॥ਸੋਮਿਲੈਜਿਸੁਆਪਿਮਿਲਾਏਆਪਹੁਕੋਇਨਪਾਵੈਗਾ॥੧੪॥ਆਪੇਗੋਪੀ
ਆਪੇਕਾਨਾ॥ਆਪੇਗਊਚਰਾਵੈਬਾਨਾ॥ਆਪਿਉਪਾਵਹਿਆਪਿਖਪਾਵਹਿਤੁ
ਧੁਲੇਪੁਨਹੀਇਕੁਤਿਲੁਰੰਗਾ॥੧੫॥ਏਕਜੀਹਗੁਣਕਵਨਬਖਾਨੈ॥ਸਹਸਫ
ਨੀਸੇਖਅੰਤੁਨਜਾਨੈ॥ਨਵਤਨਨਾਮੁਜਪੈਦਿਨੁਰਾਤੀਇਕੁਗੁਣੁਨਾਹੀਪ੍ਰਭਕਹਿ
ਸੰਗਾ॥੧੬॥ਓਟਗਹੀਜਗਤਪਿਤਸਰਣਾਇਆ॥ਭੈਭਇਆਨਕਜਮਦੂਤ
ਦੁਤਰਹੈਮਾਇਆ॥ਹੋਹੁਕ੍ਰਿਪਾਲਇਛਾਕਰਿਰਾਖਹੁਸਾਧਸੰਤਨਕੈਸੰਗਿਸੰਗਾ॥
੧੭॥ਦ੍ਰਿਸਟਿਮਾਨਹੈਸਗਲਮਿਥੇਨਾ॥ਇਕੁਮਾਗਉਦਾਨੁਗੋਬਿੰਦਸੰਤਰੇਨਾ॥

ਮਸਤਕਿਲਾਇਪਰਮਪਦੁਪਾਵਉਜਿਸੁਪ੍ਰਾਪਤਿਸੋਪਾਵੈਗਾ॥੧੮॥ਜਿਨਕ
ਉਕ੍ਰਿਪਾਕਰੀਸੁਖਦਾਤੇ॥ਤਿਨਸਾਧੂਚਰਨਲੈਰਿਦੈਪਰਾਤੇ॥ਸਗਲਨਾਮਨਿਧਾਨੁ
ਤਿਨਪਾਇਆਅਨਹਦਸਬਦਮਨਿਵਾਜੰਗਾ॥੧੯॥ਕਿਰਤਮਨਾਮਕਥੇਤੇਰੇਜਿ
ਹਬਾ॥ਸਤਿਨਾਮੁਤੇਰਾਪਰਾਪੂਰਬਲਾ॥ਕਹੁਨਾਨਕਭਗਤਪਏਸਰਣਾਈਦੇਹੁਦਰਸੁ
ਮਨਿਰੰਗੁਲਗਾ॥੨੦॥ਤੇਰੀਗਤਿਮਿਤਿਤੂਹੈਜਾਣਹਿ॥ਤੂਆਪੇਕਥਹਿਤੈਆ
ਪਿਵਖਾਣਹਿ॥ਨਾਨਕਦਾਸੁਦਾਸਨਕੋਕਰੀਅਹੁਹਰਿਭਾਵੈਦਾਸਾਰਾਖੁਸੰਗਾ॥੨
॥੨॥੧੧॥ਮਾਰੂਮਹਲਾ੫ ॥ਅਲਹਅਗਮਖੁਦਾਈਬੰਦੇ॥ਛੋਡਿਖਿਆ
ਲਦੁਨੀਆਕੇਧੰਧੇ॥ਹੋਇਪੈਖਾਕਫਕੀਰਮੁਸਾਫਰੁਇਹੁਦਰਵੇਸੁਕਬੂਲੁਦਰਾ॥
੧॥ਸਚੁਨਿਵਾਜਯਕੀਨਮੁਸਲਾ॥ਮਨਸਾਮਾਰਿਨਿਵਾਰਿਹੁਆਸਾ॥ਦੇਹਮਸੀ
ਤਿਮਨੁਮਉਲਾਣਾਕਲਮਖੁਦਾਈਪਾਕੁਖਰਾ॥੨॥ਸਰਾਸਰੀਅਤਿਲੇਕੰਮਾਵ
ਹੁ॥ਤਰੀਕਤਿਤਰਕਖੋਜਿਟੋਲਾਵਹੁ॥ਮਾਰਫਤਿਮਨੁਮਾਰਹੁਅਬਦਾਲਾਮਿਲ
ਹੁਹਕੀਕਤਿਜਿਤੁਫਿਰਿਨਮਰਾ॥੩॥ਕੁਰਾਣੁਕਤੇਬਦਿਲਮਾਹਿਕਮਾਹੀ॥ਦਸ
ਅਉਰਾਤਰਖਹੁਬਦਰਾਹੀ॥ਪੰਚਮਰਦਸਿਦਕਿਲੇਬਾਧਹੁਖੈਰਿਸਬੂਰੀਕਬੂਲ
ਪਰਾ॥੪॥ਮਕਾਮਿਹਰਰੋਜਾਪੈਖਾਕਾ॥ਭਿਸਤੁਪੀਰਲਫਜਕਮਾਇਅੰਦਾਜਾ॥ਹੂ
ਰਨੂਰਮੁਸਕੁਖੁਦਾਇਆਬੰਦਗੀਅਲਹਆਲਾਹੁਜਰਾ॥੫॥ਸਚੁਕਮਾਵੈਸੋਈਕਾ
ਜੀ॥ਜੋਦਿਲੁਸੋਧੈਸੋਈਹਾਜੀ॥ਸੋਮੁਲਾਮਲਊਨਨਿਵਾਰੈਸੋਦਰਵੇਸੁਜਿਸੁਸਿ
ਫਤਿਧਰਾ॥੬॥ਸਭੇਵਖਤਸਭੇਕਰਿਵੇਲਾ॥ਖਾਲਕੁਯਾਦਿਦਿਲੈਮਹਿਮਉ
ਲਾ॥ਤਸਬੀਯਾਦਿਕਰਹੁਦਸਮਰਦਨੁਸੁੰਨਤਿਸੀਲੁਬੰਧਾਨਿਬਰਾ॥੭॥ਦਿਲ
ਮਹਿਜਾਨਹੁਸਭਫਿਲਹਾਲਾ॥ਖਿਲਖਾਨਾਬਿਰਾਦਰਹਮੂਜੰਜਾਲਾ॥ਮੀਰਮ
ਲਕਉਮਰੇਫਾਨਾਇਆਏਕਮੁਕਾਮਖੁਦਾਇਦਰਾ॥੮॥ਅਵਲਿਸਿਫਤਿਦੂਜੀ
ਸਾਬੂਰੀ॥ਤੀਜੈਹਲੇਮੀਚਉਥੈਖੈਰੀ॥ਪੰਜਵੈਪੰਜੇਇਕਤੁਮੁਕਾਮੈਏਹਿਪੰਜਿਵਖ
ਤਤੇਰੇਅਪਰਪਰਾ॥੯॥ਸਗਲੀਜਾਨਿਕਰਹੁਮਉਦੀਫਾ॥ਬਦਅਮਲਛੋਡਿਕਰ
ਹੁਹਥਿਕੂਜਾ॥ਖੁਦਾਇਏਕੁਬੁਝਿਦੇਵਹੁਬਾਂਗਾਂਬੁਰਗੂਬਰਖੁਰਦਾਰਖਰਾ॥੧੦॥

ਹਕੁਹਲਾਲੁਬਖੋਰਹੁਖਾਣਾ॥ਦਿਲਦਰੀਆਉਧੋਵਹੁਮੈਲਾਣਾ॥ਪੀਰੁਪਛਾਣੈਭਿ
ਸਤੀਸੋਈਅਜਰਾਈਲੁਨਦੋਜਠਰਾ॥੧੧॥ਕਾਇਆਕਿਰਦਾਰਅਉਰਤਿਯਕੀਨਾ॥
ਰੰਗਤਮਾਸੇਮਾਣਿਹਕੀਨਾ॥ਨਾਪਾਕਪਾਕੁਕਰਿਹਦੂਰਿਹਦੀਸਾਸਾਬਤਸੂਰਤਿਦਸਤ
ਰਸਿਰਾ॥੧੨॥ਮੁਸਲਮਾਣੁਮੋਮਦਿਲਿਹੋਵੈ॥ਅੰਤਰਕੀਮਲੁਦਿਲਤੇਧੋਵੈ॥ਦੁਨੀ
ਆਰੰਗਿਨਆਵੈਨੇੜੈਜਿਉਕੁਸਮਪਾਟੁਘਿਉਪਾਕੁਹਰਾ॥੧੩॥ਜਾਕਉਮਿਹਰਮਿਹ
ਰਮਿਹਰਵਾਨਾ॥ਸੋਈਮਰਦੁਮਰਦੁਮਰਦਾਨਾ॥ਸੋਈਸੇਖੁਮਸਾਇਕੁਹਾਜੀਸੋਬੰਦਾਜਿ
ਸੁਨਜਰਿਨਰਾ॥੧੪॥ਕੁਦਰਤਿਕਾਦਰਕਰਣਕਰੀਮਾ॥ਸਿਫਤਿਮੁਹਬਤਿਅਥਾਹ
ਰਹੀਮਾ॥ਹਕੁਹੁਕਮੁਸਚੁਖੁਦਾਇਆਬੁਝਿਨਾਨਕਬੰਦਿਖਲਾਸਤਰਾ॥੧੫॥੩॥
੧੨॥ਮਾਰੂਮਹਲਾ੫ ॥ਪਾਰਬ੍ਰਹਮਸਭਊਚਬਿਰਾਜੇ॥ਆਪੇਥਾਪਿਉਥਾ
ਪੇਸਾਜੇ॥ਪ੍ਰਭਕੀਸਰਣਿਗਹਤਸੁਖੁਪਾਈਐਕਿਛੁਭਉਨਬਿਆਪੈਬਾਲਕਾ॥
੧॥ਗਰਭਅਗਨਿਮਹਿਜਿਨਹਿਉਬਾਰਿਆ॥ਰਕਤਕਿਰਮਮਹਿਨਹੀਸੰਘਾਰਿਆ
॥ਅਪਨਾਸਿਮਰਨੁਦੇਪ੍ਰਤਿਪਾਲਿਆਓਹੁਸਗਲਘਟਾਕਾਮਾਲਕਾ॥੨॥ਚਰਣ
ਕਮਲਸਰਣਾਈਆਇਆ॥ਸਾਧਸੰਗਿਹੈਹਰਿਜਸੁਗਾਇਆ॥ਜਨਮਮਰਣ
ਸਭਿਦੂਖਨਿਵਾਰੇਜਪਿਹਰਿਹਰਿਭਉਨਹੀਕਾਲਕਾ॥੩॥ਸਮਰਥਅਕਥਅਗੋ
ਚਰਦੇਵਾ॥ਜੀਅਜੰਤਸਭਿਤਾਕੀਸੇਵਾ॥ਅੰਡਜਜੇਰਜਸੇਤਜਉਤਭੁਜਬਹੁਪ
ਰਕਾਰੀਪਾਲਕਾ॥੪॥ਤਿਸਹਿਪਰਾਪਤਿਹੋਇਨਿਧਾਨਾ॥ਰਾਮਨਾਮਰਸੁਅੰਤਰਿਮ
ਨਾ॥ਕਰੁਗਹਿਲੀਨੇਅੰਧਕੂਪਤੇਵਿਰਲੇਕੇਈਸਾਲਕਾ॥੫॥ਆਦਿਅੰਤਿਮਧਿ
ਪ੍ਰਭੁਸੋਈ॥ਆਪੇਕਰਤਾਕਰੇਸੁਹੋਈ॥ਭ੍ਰਮੁਭਉਮਿਟਿਆਸਾਧਸੰਗਤੇਦਾਲਿਦਨ
ਕੋਈਘਾਲਕਾ॥੬॥ਊਤਮਬਾਣੀਗਾਉਗੋੁਪਾਲਾ॥ਸਾਧਸੰਗਤਿਕੀਮੰਗਹੁਰ
ਵਾਲਾ॥ਬਾਸਨਮੇਟਿਨਿਬਾਸਨਹੋਈਐਕਲਮਲਸਗਲੇਜਾਲਕਾ॥੭॥ਸੰਤਾ
ਕੀਇਹਰੀਤਿਨਿਰਾਲੀ॥ਪਾਰਬ੍ਰਹਮੁਕਰਿਦੇਖਹਿਨਾਲੀ॥ਸਾਸਿਸਾਸਿਆਰਾਧਨਿ
ਹਰਿਹਰਿਕਿਉਸਿਮਰਤਕੀਜੈਆਲਕਾ॥੮॥ਜਹਦੇਖਾਤਹਅੰਤਰਜਾਮੀ॥ਨਿਮ
ਖਨਵਿਸਰਹੁਪ੍ਰਭਮੇਰੇਸੁਆਮੀ॥ਸਿਮਰਿਸਿਮਰਿਜੀਵਹਿਤੇਰੇਦਾਸਾਬਨਿਜਲਿ

ਪੂਰਨਬਾਲਕਾ॥੯॥ਤਤੀਵਾਉਨਤਾਕਉਲਾਗੈ॥ਸਿਮਰਤਨਾਮੁਅਨਦਿਨੁਜਾਗੈ॥
ਅਨਦਬਿਨੋਦਕਰੇਹਰਿਸਿਮਰਨੁਤਿਸੁਮਾਇਆਸੰਗਿਨਤਾਲਕਾ॥੧੦॥ਰੋਗਸੋਗ
ਦੂਖਤਿਸੁਨਾਹੀ॥ਸਾਧਸੰਗਿਹਰਿਕੀਰਤਨੁਗਾਹੀ॥ਆਪਣਾਨਾਮੁਦੇਹਿਪ੍ਰਭਪ੍ਰੀਤਮਸੁ
ਣਿਬੇਨੰਤੀਖਾਲਕਾ॥੧੧॥ਨਾਮਰਤਨੁਤੇਰਾਹੈਪਿਆਰੇ॥ਰੰਗਿਰਤੇਤੇਰੈਦਾਸਅਪਾ
ਰੇ॥ਤੇਰੈਰੰਗਿਰਤੇਤੁਧੁਜੇਹੇਵਿਰਲੇਕੇਈਭਾਲਕਾ॥੧੨॥ਤਿਨਕੀਧੂੜਿਮਾਂਗੈਮ
ਨੁਮੇਰਾ॥ਜਿਨਵਿਸਰਹਿਨਾਹੀਕਾਹੂਬੇਰਾ॥ਤਿਨਕੈਸੰਗਿਪਰਮਪਦੁਪਾਈਸਦਾਸੰ
ਗੀਹਰਿਨਾਲਕਾ॥੧੩॥ਸਾਜਨੁਮੀਤੁਪਿਆਰਾਸੋਈ॥ਏਕੁਦ੍ਰਿੜਾਏਦੁਰਮਤਿਖੋਈ
॥ਕਾਮੁਕ੍ਰੋਧੁਅਹੰਕਾਰੁਤਜਾਏਤਿਸੁਜਨਕਉਉਪਦੇਸੁਨਿਰਮਾਲਕਾ॥੧੪॥ਤੁਧੁ
ਵਿਣੁਨਾਹੀਕੋਈਮੇਰਾ॥ਗੁਰਿਪਕੜਾਏਪ੍ਰਭਕੇਪੈਰਾ॥ਹਉਬਲਿਹਾਰੀਸਤਿਗੁਰ
ਪੂਰੇਜਿਨਿਖੰਡਿਆਭਰਮੁਅਨਾਲਕਾ॥੧੫॥ਸਾਸਿਸਾਸਿਪ੍ਰਭੁਬਿਸਰੈਨਾਹੀ॥ਅ
ਠਪਹਰਹਰਿਹਰਿਕਉਧਿਆਈ॥ਨਾਨਕਸੰਤਤੇਰੈਰੰਗਿਰਾਤੇਤੂਸਮਰਥੁਵਡਾਲਕਾ
॥੧੬॥੪॥੧੩॥

ਮਾਰੂਮਹਲਾ੫ ੴਸਤਿਗੁਰਪ੍ਰਸਾਦਿ॥

ਚਰਨਕਮਲਹਿਰਦੈਨਿਤਧਾਰੀ॥ਗੁਰੁਪੂਰਾਖਿਨੁਖਿਨੁਨਮਸਕਾਰੀ॥ਤਨੁਮਨੁਅਰ
ਪਿਧਰੀਸਭੁਆਗੈਜਗਮਹਿਨਾਮੁਸੁਹਾਵਣਾ॥੧॥ਸੋਠਾਕੁਰੁਕਿਉਮਨਹੁਵਿਸਾਰੇ
ਜੀਉਪਿੰਡੁਦੇਸਾਜਿਸਵਾਰੇ॥ਸਾਸਿਗਿਰਾਸਿਸਮਾਲੇਕਰਤਾਕੀਤਾਅਪਣਾਪਾਵ
ਣਾ॥੨॥ਜਾਤੇਬਿਰਥਾਕੋਊਨਾਹੀ॥ਆਠਪਹਰਹਰਿਰਖੁਮਨਮਾਹੀ॥ਸਾਧਸੰਗਿ
ਭਜੁਅਚੁਤਸੁਆਮੀਦਰਗਹਸੋਭਾਪਾਵਣਾ॥੩॥ਚਾਰਿਪਦਾਰਥਅਸਟਦਸਸਿ
ਧਿ॥ਨਾਮੁਨਿਧਾਨੁਸਹਜਸੁਖੁਨਉਨਿਧਿ॥ਸਰਬਕਲਿਆਣਜੇਮਨਮਹਿਚਾਹ
ਹਿਮਿਲਿਸਾਧੂਸੁਆਮੀਰਾਵਣਾ॥੪॥ਸਾਸਤ੍ਰਸਿੰਮ੍ਰਿਤਿਬੇਦਵਖਾਣੀ॥ਜਨਮੁਪ
ਦਾਰਥੁਜੀਤੁਪਰਾਣੀ॥ਕਾਮੁਕ੍ਰੋਧੁਨਿੰਦਾਪਰਹਰੀਐਹਰਿਰਸਨਾਨਾਨਕਗਾਵਣਾ
॥੫॥ਜਿਸੁਰੂਪੁਨਰੇਖਿਆਕੁਲੁਨਹੀਜਾਤੀ॥ਪੂਰਨਪੂਰਿਰਹਿਆਦਿਨੁਰਾਤੀ॥ਜੋਜੋ
ਜਪੈਸੋਈਵਡਭਾਗੀਬਹੁੜਿਨਜੋਨੀਪਾਵਣਾ॥੬॥ਜਿਸਨੋਬਿਸਰੈਪੁਰਖੁਬਿਧਾ

॥ਜਲਤਾਫਿਰੈਰਹੈਨਿਤਤਾਤਾ॥ਅਕਿਰਤਘਣੈਕਉਰਖੈਨਕੋਈਨਰਕਘੋਰਮਹਿਪਾ ੫੫੮
ਵਣਾ॥੭॥ਜੀਉਪ੍ਰਾਣੁਤਨੁਧਨੁਜਿਨਿਸਾਜਿਆ॥ਮਾਤਗਰਭਮਹਿਰਾਖਿਨਿਵਾ
ਜਿਆ॥ਤਿਸਸਿਉਪ੍ਰੀਤਿਛਾਡਿਅਨਰਾਤਾਕਾਹੂਸਿਰੈਨਲਾਵਣਾ॥੮॥ਧਾਰਿਅ
ਨੁਗ੍ਰਹੁਸੁਆਮੀਮੇਰੇ॥ਘਟਿਘਟਿਵਸਹਿਸਭਨਕੈਨੇਰੇ॥ਹਾਥਿਹਮਾਰੈਕਛੂਐਨ
ਹੀਜਿਸੁਜਣਾਇਹਿਤਿਸੈਜਣਾਵਣਾ॥੯॥ਜਾਕੈਮਸਤਕਿਧੁਰਿਲਿਖਿਪਾਇ
ਆ॥ਤਿਸਹਿਪੁਰਖਨਵਿਆਪੈਮਾਇਆ॥ਨਾਨਕਦਾਸਸਦਾਸਰਣਾਈਦੂਸਰ
ਲਵੈਨਲਾਵਣਾ॥੧੦॥ਆਗਿਆਦੂਖਸੂਖਸਭਿਕੀਨੇ॥ਅੰਮ੍ਰਿਤਨਾਮੁਬਿਰਲੈ
ਹੀਚੀਨੇ॥ਤਾਕੀਕੀਮਤਿਕਹਣੁਨਜਾਈਜਤਕਤਓਹੀਸਮਾਵਣਾ॥੧੧॥ਸੋਈ
ਭਗਤੁਸੋਈਵਡਦਾਤਾ॥ਸੋਈਪੂਰਨਪੁਰਖੁਬਿਧਾਤਾ॥ਬਾਲਸਹਾਈਸੋਈਤੇਰਾਜੋ
ਤੇਰੈਮਨਿਭਾਵਣਾ॥੧੨॥ਮਿਰਤੁਦੂਖਸੂਖਲਿਖਿਪਾਏ॥ਤਿਲੁਨਹੀਬਧਹਿਘਟ
ਹਿਨਘਟਾਏ॥ਸੋਈਹੋਇਜਿਕਰਤੇਭਾਵੈਕਹਿਕੈਆਪੁਵਵਾਵਣਾ॥੧੩॥ਅੰਧਕੂਪ
ਤੇਸੇਈਕਾਢੇ॥ਜਨਮਜਨਮਕੇਟੂਟੇਗਾਂਢੇ॥ਕਿਰਪਾਧਾਰਿਰਖੇਕਰਿਅਪੁਨੇਮਿਲਿਸਾ
ਧੂਗੋਬਿੰਦੁਧਿਆਵਣਾ॥੧੪॥ਤੇਰੀਕੀਮਤਿਕਹਣੁਨਜਾਈ॥ਅਚਰਜਰੂਪੁਵਡੀ
ਵਡਿਆਈ॥ਭਗਤਿਦਾਨੁਮੰਗੈਜਨੁਤੇਰਾਨਾਨਕਬਲਿਬਲਿਜਾਵਣਾ॥੧੫॥
੧॥੧੪॥੨੨॥੨੪॥੨॥੧੪॥੬੨॥

ਮਾਰੂਵਾਰਮਹਲਾ੩ ੴਸਤਿਗੁਰਪ੍ਰਸਾਦਿ॥

ਸਲੋਕੁਮਃ੧ ॥ਵਿਣੁਗਾਹਕਗੁਣੁਵੇਚੀਐਤਉਗੁਣੁਸਹਘੋਜਾਇ॥ਗੁਣਕ
ਗਾਹਕੁਜੇਮਿਲੈਤਉਗੁਣੁਲਾਖਵਿਕਾਇ॥ਗੁਣਤੇਗੁਣਮਿਲਿਪਾਈਐਜੇਸਤਿ
ਗੁਰਮਾਹਿਸਮਾਇ॥ਮੋੁਲਿਅਮੋੁਲੁਨਪਾਈਐਵਣਜਿਨਲੀਜੈਹਾਟਿ॥ਨਾਨਕਪੂ
ਰਾਤੋਲੁਹੈਕਬਹੁਨਹੋਵੈਘਾਟਿ॥੧॥ਮਃ੪ ॥ਨਾਮਵਿਹੂਣੇਭਰਮਸਹਿਆਵਹਿ
ਜਾਵਹਿਨੀਤ॥ਇਕਿਬਾਂਧੇਇਕਿਢੀਲਿਆਇਕਿਸੁਖੀਏਹਰਿਪ੍ਰੀਤਿ॥ਨਾਨਕ
ਸਚਾਮੰਨਿਲੈਸਚੁਕਰਣੀਸਚੁਰੀਤਿ॥੨॥ਪਉੜੀ॥ ॥ਗੁਰਤੇਗਿਆਨੁਪਾ
ਇਆਅਤਿਖੜਗੁਕਰਾਰਾ॥ਦੂਜਾਭ੍ਰਮੁਗੜੁਕਟਿਆਮੋਹੁਲੋਭੁਅਹੰਕਾਰਾ॥ਹਰਿ

ਕਾਨਾਮੁਮਨਿਵਸਿਆਗੁਰਸਬਦਿਵੀਚਾਰਾ॥ਸਚਸੰਜਮੀਮਤਿਊਤਮਾਹਰਿਲਗਾ
ਪਿਆਰਾ॥ਸਭੁਸਚੋਸਚੁਵਰਤਦਾਸਚੁਸਿਰਜਣਹਾਰਾ॥੧॥ਸਲੋਕੁਮਃ੩
॥ਕੇਦਾਰਾਰਾਗਾਵਿਚਿਜਾਣੀਐਭਾਈਸਬਦੇਕਰੇਪਿਆਰੁ॥ਸਤਸੰਗਤਿਸਿਉ
ਮਿਲਦੋਰਹੈਸਚੇਧਰੇਪਿਆਰੁ॥ਵਿਚਹੁਮਲੁਕਟੇਆਪਣੀਕੁਲਾਕਾਕਰੇਉਧਾਰੁ
॥ਗੁਣਾਕੀਰਾਸਿਸੰਗ੍ਰਹੈਅਵਗਣਕਢੈਵਿਡਾਰਿ॥ਨਾਨਕਮਿਲਿਆਸੋਜਾਣੀਐ
ਗੁਰੂਨਛੋਡੈਆਪਣਾਦੂਜੈਨਧਰੇਪਿਆਰੁ॥੧॥ਮਃ੪॥ਸਾਗਰੁਦੇਖਉਡਰਿਮਰ
ਉਭੈਤੇਰੈਡਰੁਨਾਹਿ॥ਗੁਰਕੈਸਬਦਿਸੰਤੋਖੀਆਨਾਨਕਬਿਗਸਾਨਾਇ॥੨॥ਮਃ੪॥
ਚੜਿਬੋਹਿਥੈਚਾਲਸਉਸਾਗਰੁਲਹਰੀਦੇਇ॥ਠਾਕਨਸਚੈਬੋਹਿਥੈਜੇਗੁਰੁਧੀਰ
ਕਦੇਇ॥ਤਿਤੁਦਰਿਜਾਇਉਤਾਰੀਆਗੁਰੁਦਿਸੈਸਾਵਧਾਨੁ॥ਨਾਨਕਨਦਰੀਪਾਈ
ਐਦਰਗਹਚਲੈਮਾਨੁ॥੩॥ਪਉੜੀ॥ ॥ਨਿਹਕੰਟਕਰਾਜੁਭੁੰਚਿਤੂਗੁਰਮੁਖਿ
ਸਚੁਕਮਾਈ॥ਸਚੈਤਖਤਿਬੈਠਾਨਿਆਉਕਰਿਸਤਸੰਗਤਿਮੇਲਿਮਿਲਾਈ॥ਸ
ਚਾਉਪਦੇਸੁਹਰਿਜਾਪਣਾਹਰਿਸਿਉਬਣਿਆਈ॥ਐਥੈਸੁਖਦਾਤਾਮਨਿਵਸੈਅੰ
ਤਿਹੋਇਸਖਾਈ॥ਹਰਿਸਿਉਪ੍ਰੀਤਿਊਪਜੀਗੁਰਿਸੋਝੀਪਾਈ॥੨॥ਸਲੋਕੁਮਃ੧
॥ਭੂਲੀਭੂਲੀਮੈਫਿਰੀਪਾਧਰੁਕਹੈਨਕੋਇ॥ਪੂਛਹੁਜਾਇਸਿਆਣਿਆ
ਦੁਖੁਕਾਟੈਮੇਰਾਕੋਇ॥ਸਤਿਗੁਰੁਸਾਚਾਮਨਿਵਸੈਸਾਜਨੁਉਤਹੀਠਾਇ॥ਨਾਨਕਮਨੁ
ਤ੍ਰਿਪਤਾਸੀਐਸਿਫਤੀਸਾਚੈਨਾਇ॥੧॥ਮਃ੩॥ਆਪੇਕਰਣੀਕਾਰਆਪਿਆਪੇ
ਕਰੇਰਜਾਇ॥ਆਪੇਕਿਸਹੀਬਖਸਿਲਏਆਪੇਕਾਰਕਮਾਇ॥ਨਾਨਕਚਾਨਣੁਗੁ
ਰਮਿਲੇਦੁਖਬਿਖੁਜਾਲੀਨਾਇ॥੨॥ਪਉੜੀ॥ ॥ਮਾਇਆਵੇਖਿਨਭੁਲੁਤੂ
ਮਨਮੁਖਮੂਰਖਾ॥ਚਲਦਿਆਨਾਲਿਨਚਲਈਸਭੁਝੂਠੁਦਰਬੁਲਖਾ॥ਅਗਿ
ਆਨੀਅੰਧੁਨਬੂਝਈਸਿਰਊਪਰਿਜਮਖੜਗੁਕਲਖਾ॥ਗੁਰਪਰਸਾਦੀਉਬਰੇ
ਜਿਨਹਰਿਰਸੁਚਖਾ॥ਆਪਿਕਰਾਏਕਰੇਆਪਿਆਪੇਹਰਿਰਖਾ॥੩॥ਸਲੋਕੁਮਃ
੩ ॥ਜਿਨਾਗੁਰੁਨਹੀਭੇਟਿਆਭੈਕੀਨਾਹੀਬਿੰਦ॥ਆਵਣੁਜਾਵਣੁਦੁਖੁਘ
ਣਾਕਦੇਨਚੂਕੈਚਿੰਦ॥ਕਾਪੜੁਜਿਵੈਪਛੋੜੀਐਘੜੀਮੁਹਤਘੜੀਆਲੁ॥

ਨਕਸਚੇਨਾਮਬਿਨੁਸਿਰਹੁਨਚੁਕੈਜੰਜਾਲੁ॥੧॥ਮਃ੩॥ਤ੍ਰਿਭਵਣਢੂਢੀਸਜਣ
ਹਉਮੈਬੁਰੀਜਗਤਿ॥ਨਾਝੁਰੁਹੀਅੜੇਸਚੁਚਉਨਾਨਕਸਚੋਸਚੁ॥੨॥ਪਉੜੀ॥
ਗੁਰਮੁਖਿਆਪੇਬਖਸਿਓਨੁਹਰਿਨਾਮਿਸਮਾਣੇ॥ਆਪੇਭਗਤੀਲਾਇਓਨੁਗੁਰ
ਸਬਦਿਨੀਸਾਣੇ॥ਸਨਮੁਖਸਦਾਸੋਹਣੇਸਚੈਦਰਿਜਾਣੇ॥ਐਥੈਓਥੈਮੁਕਤਿ
ਹੈਜਿਨਰਾਮਪਛਾਣੇ॥ਧੰਨੁਧੰਨੁਸੇਜਨਜਿਨਹਰਿਸੇਵਿਆਤਿਨਹਉਕੁਰਬਾਣੇ॥
੪॥ਸਲੋਕੁਮਃ੧ ॥ਮਹਲਕੁਚਜੀਮੜਵੜੀਕਾਲੀਮਨਹੁਕਸੁਧ॥ਜੇਗੁਣ
ਹੋਵਨਿਤਾਪਿਰੁਰਵੈਨਾਨਕਅਵਗੁਣਮੁੰਧ॥੧॥ਮਃ੧ ॥ਸਾਚੁਸੀਲਸਚੁਸੰਜਮੀ
ਸਾਪੂਰੀਪਰਵਾਰਿ॥ਨਾਨਕਅਹਿਨਿਸਿਸਦਾਭਲੀਪਿਰਕੈਹੇਤਿਪਿਆਰਿ॥੨॥ਪ
ਉੜੀ॥ ॥ਆਪਣਾਆਪੁਪਛਾਣਿਆਨਾਮੁਨਿਧਾਨੁਪਾਇਆ॥ਕਿਰਪਾਕਰਿ
ਕੈਆਪਣੀਗੁਰਸਬਦਿਮਿਲਾਇਆ॥ਗੁਰਕੀਬਾਣੀਨਿਰਮਲੀਹਰਿਰਸੁਪੀਆ
ਇਆ॥ਹਰਿਰਸੁਜਿਨੀਚਾਖਿਆਅਨਰਸਠਾਕਿਰਹਾਇਆ॥ਹਰਿਰਸੁਪੀਸਦ
ਤ੍ਰਿਪਤਿਭਏਫਿਰਿਤ੍ਰਿਸਨਾਭੁਖਗਵਾਇਆ॥੫॥ਸਲੋਕੁਮਃ੩ ॥ਪਿਰਖੁਸੀ
ਏਧਨਰਾਵੀਏਧਨਉਰਿਨਾਮੁਸੀਗਾਰੁ॥ਨਾਨਕਧਨਆਗੈਖੜੀਸੋਭਾਵੰਤੀਨਾ
ਰਿ॥੧॥ਮਃ੧ ॥ਸਸੁਰੈਪੇਈਐਕੰਤਕੀਕੰਤੁਅਗੰਮੁਅਥਾਹੁ॥ਨਾਨਕਧੰਨੁਸੋਹਾ
ਗਣੀਜੋਭਾਵਹਿਵੇਪਰਵਾਹ॥੨॥ਪਉੜੀ॥ ॥ਤਖਤਿਰਾਜਾਸੋਬਹੈਜਿਤਖ
ਤੈਲਾਇਕਹੋਈ॥ਜਿਨੀਸਚੁਪਛਾਣਿਆਸਚੁਰਾਜੇਸੇਈ॥ਏਹਿਭੂਪਤਿਰਾਜੇ
ਨਆਖੀਅਹਿਦੂਜੈਭਾਇਦੁਖੁਹੋਈ॥ਕੀਤਾਕਿਆਸਾਲਾਹੀਐਜਿਸੁਜਾਦੇਬਿ
ਲਮਨਹੋਈ॥ਨਿਹਚਲੁਸਚਾਏਕੁਹੈਗੁਰਮੁਖਿਬੂਝੈਸੁਨਿਹਚਲੁਹੋਈ॥੬॥
ਸਲੋਕੁਮਃ੩ ॥ਸਭਨਾਕਾਪਿਰੁਏਕੁਹੈਪਿਰਬਿਨੁਖਾਲੀਨਾਹਿ॥ਨਾਨਕਸੇਸੋ
ਹਾਗਣੀਜਿਸਤਿਗੁਰਮਾਹਿਸਮਾਹਿ॥੧॥ਮਃ੩ ॥ਮਨਕੇਅਧਿਕਤਰੰਗਾਕਿਉ
ਦਰਿਸਾਹਿਬਛੁਟੀਐ॥ਜੇਰਾਚੈਸਚਰੰਗਿਗੂੜੈਰੰਗਿਅਪਾਰਕੈ॥ਨਾਨਕਗੁਰਪਰਸ
ਦੀਛੁਟੀਐਜੇਚਿਤੁਲਗੈਸਚਿ॥੨॥ਪਉੜੀ॥ ॥ਹਰਿਕਾਨਾਮੁਅਮੋਲੁਹੈਕਿ
ਉਕੀਮਤਿਕੀਜੈ॥ਆਪੇਸਿਸਟਿਸਭਸਾਜੀਅਨੁਆਪੇਵਰਤੀਜੈ॥ਗੁਰਮੁਖਿ

ਸਦਾਸਲਾਹੀਐਸਚੁਕੀਮਤਿਕੀਜੈ॥ਗੁਰਸਬਦੀਕਮਲੁਬਿਗਾਸਿਆਇਵਹਰਿ
ਰਸੁਪੀਜੈ॥ਆਵਣਜਾਣਾਠਾਕਿਆਸੁਖਿਸਹਜਿਸਵੀਜੈ॥੭॥ਸਲੋਕੁਮ:੧
॥ਨਾਮੈਲਾਨਾਧੁੰਧਲਾਨਾਭਗਵਾਨਾਕਚੁ॥ਨਾਨਕਲਾਲੋਲਾਲੁਹੈਸਚੈਰਤਾਸਚੁ
॥੧॥ਮ:੩ ॥ਸਹਜਿਵਣਸਪਤਿਫੁਲੁਫਲੁਭਵਰੁਵਸੈਭੈਖੰਡਿ॥ਨਾਨਕਤਰ
ਵਰੁਏਕੁਹੈਏਕੋਫੁਲੁਭਿਰੰਗੁ॥੨॥ਪਉੜੀ॥ ॥ਜੋਜਨਲੂਝਹਿਮਨੈਸਿਉਸੇਸੂ
ਰੇਪਰਧਾਨਾ॥ਹਰਿਸੇਤੀਸਦਾਮਿਲਿਰਹੇਜਿਨੀਆਪੁਪਛਾਨਾ॥ਗਿਆਨੀਆਕਾ
ਇਹੁਮਹਤੁਹੈਮਨਮਾਹਿਸਮਾਨਾ॥ਹਰਿਜੀਉਕਾਮਹਲੁਪਾਇਆਸਚੁਲਾਇਧਿ
ਆਨਾ॥ਜਿਨਗੁਰਪਰਸਾਦੀਮਨੁਜੀਤਿਆਜਗੁਤਿਨਹਿਜਿਤਾਨਾ॥੮॥ਸਲੋਕ
ਮ:੩ ॥ਜੋਗੀਹੋਵਾਜਗਿਭਵਾਘਰਿਘਰਿਭੀਖਿਆਲੇਉ॥ਦਰਗਹਲੇਖਾ
ਮੰਗੀਐਕਿਸੁਕਿਸੁਉਤਰੁਦੇਉ॥ਭਿਖਿਆਨਾਮੁਸੰਤੋਖੁਮੜੀਸਦਾਸਚੁਹੈਨਾਲਿ
ਭੇਖੀਹਾਥਨਲਧੀਆਸਭਬਧੀਜਮਕਾਲਿ॥ਨਾਨਕਗਲਾਝੂਠੀਆਸਚਾਨਾਮੁ
ਸਮਾਲਿ॥੧॥ਮ:੩ ॥ਜਿਤੁਦਰਿਲੇਖਾਮੰਗੀਐਸੋਦਰੁਸੇਵਿਹੁਨਕੋਇ॥ਐਸਾਸ
ਤਿਗੁਰੁਲੋੜਿਲਹੁਜਿਸੁਜੇਵਡੁਅਵਰੁਨਕੋਇ॥ਤਿਸੁਸਰਣਾਈਛੂਟੀਐਲੇਖਾ
ਮੰਗੈਨਕੋਇ॥ਸਚੁਦ੍ਰਿੜਾਏਸਚੁਦ੍ਰਿੜੁਸਚਾਓਹੁਸਬਦੁਦੇਇ॥ਹਿਰਦੈਜਿਸਦੈ
ਸਚੁਹੈਤਨੁਮਨੁਭੀਸਚਾਹੋਇ॥ਨਾਨਕਸਚੈਹੁਕਮਿਮੰਨਿਐਸਚੀਵਡਿਆਈਦੇਇ
॥ਸਚੇਮਾਹਿਸਮਾਵਸੀਜਿਸਨੋਨਦਰਿਕਰੇਇ॥੨॥ਪਉੜੀ॥ ॥ਸੂਰੇਏਹਿ
ਆਖੀਅਹਿਅਹੰਕਾਰਿਮਰਹਿਦੁਖੁਪਾਵਹਿ॥ਅੰਧੇਆਪੁਨਪਛਾਣਨੀਦੂਜੈ
ਪਚਿਜਾਵਹਿ॥ਅਤਿਕਰੋਧਸਿਉਲੂਝਦੇਅਗੈਪਿਛੈਦੁਖੁਪਾਵਹਿ॥ਹਰਿਜੀਉ
ਅਹੰਕਾਰੁਨਭਾਵਈਵੇਦਕੂਕਿਸੁਣਾਵਹਿ॥ਅਹੰਕਾਰਿਮੁਏਸੇਵਿਗਤੀਗਏਮਰਿਜ
ਨਮਹਿਫਿਰਿਆਵਹਿ॥੯॥ਸਲੋਕੁਮ:੩ ॥ਕਾਗਉਹੋਇਨਊਜਲਾਲੋ
ਹੇਨਾਵਨਪਾਰੁ॥ਪਿਰਮਪਦਾਰਥੁਮੰਨਿਲੈਧੰਨੁਸਵਾਰਣਹਾਰੁ॥ਹੁਕਮੁਪਛਾਣੈਊ
ਜਲਾਸਿਰਿਕਾਸਟਲੋਹਾਪਾਰਿ॥ਤ੍ਰਿਸਨਾਛੋਡੈਭੈਵਸੈਨਾਨਕਕਰਣੀਸਾਰੁ॥੧॥ਮ:੩
॥ਮਾਰੂਮਾਰਣਜੋਗਏਮਾਰਿਨਸਕਹਿਗਵਾਰ॥ਨਾਨਕਜੇਇਹੁਮਾਰੀਐਗੁਰਸਬ

ਦੀਵੀਚਾਰਿ॥ਏਹੁਮਨੁਮਾਰਿਆਨਾਮਰੈਜੇਲੋਚੈਸਭੁਕੋਇ॥ਨਾਨਕਮਨਹੀਕਉਮ ੫੬
ਨੁਮਾਰਸੀਜੇਸਤਿਗੁਰੁਭੇਟੈਸੋਇ॥੨॥ਪਉੜੀ॥ ॥ਦੋਵੈਤਰਫਾਉਪਾਈਓਨੁਵਿ
ਚਿਸਕਤਿਸਿਵਵਾਸਾ॥ਸਕਤੀਕਿਨੈਨਪਾਇਓਫਿਰਿਜਨਮਿਬਿਨਾਸਾ॥ਗੁਰਿ
ਸੇਵਿਐਸਾਤਿਪਾਈਐਜਪਿਸਾਸਗਿਰਾਸਾ॥ਸਿਮ੍ਰਿਤਿਸਾਸਤਸੋਧਿਦੇਖੁਊਤ
ਮਹਰਿਦਾਸਾ॥ਨਾਨਕਨਾਮਬਿਨਾਕੋਥਿਰੁਨਹੀਨਾਮੇਬਲਿਜਾਸਾ॥੧੦॥ਸਲੋਕੁ
ਮ:੧ ॥ਹੋਵਾਪੰਡਿਤੁਜੋਤਕੀਵੇਦਪੜਾਮੁਖਿਚਾਰਿ॥ਨਵਖੰਡਮਧੇਪੂਜੀਆ
ਅਪਣੈਚਜਿਵੀਚਾਰਿ॥ਮਤੁਸਚਾਅਖਰੁਭੁਲਿਜਾਇਚਉਕੈਭਿਟੈਨਕੋਇ॥ਝੂ
ਠੇਚਉਕੇਨਾਨਕਾਸਚਾਏਕੋਸੋਇ॥੧॥ਮ:੩ ॥ਆਪਿਉਪਾਏਕਰੇਆਪਿਆਪੇਨ
ਦਰਿਕਰੇਇ॥ਆਪੇਦੇਵਡਿਆਈਆਕਹੁਨਾਨਕਸਚਾਸੋਇ॥੨॥ਪਉੜੀ॥
ਕੰਟਕੁਕਾਲੁਏਕੁਹੈਹੋਰੁਕੰਟਕੁਨਸੂਝੈ॥ਅਫਿਰਿਓਜਗਮਹਿਵਰਤਦਾਪਾਪੀਸਿ
ਉਲੂਝੈ॥ਗੁਰਸਬਦੀਹਰਿਭੇਦੀਐਹਰਿਜਪਿਹਰਿਬੂਝੈ॥ਸੋਹਰਿਸਰਣਾਈਛੂਟ
ਐਜੋਮਨਸਿਉਜੂਝੈ॥ਮਨਿਵੀਚਾਰਿਹਰਿਜਪੁਕਰੇਹਰਿਦਰਗਹਸੀਝੈ॥੧੧॥ਸ
ਲੋਕੁਮ:੧ ॥ਹੁਕਮਿਰਜਾਈਸਾਖਤੀਦਰਗਹਸਚੁਕਬੂਲੁ॥ਸਾਹਿਬੁਲੇਖਾ
ਮੰਗਸੀਦੁਨੀਆਦੇਖਿਨਭੂਲੁ॥ਦਿਲਦਰਵਾਨੀਜੋਕਰੇਦਰਵੇਸੀਦਿਲੁਰਾਸਿ॥
ਇਸਕਮੁਹਬਤਿਨਾਨਕਾਲੇਖਾਕਰਤੇਪਾਸਿ॥੧॥ਮ:੧ ॥ਅਲਗਉਜੋਇਮਧੂ
ਕੜਉਸਾਰੰਗਪਾਣਿਸਬਾਇ॥ਹੀਰੈਹੀਰਾਬੇਧਿਆਨਾਨਕਕੰਠਿਸੁਭਾਇ॥੨॥
ਪਉੜੀ॥ ॥ਮਨਮੁਖਕਾਲੁਵਿਆਪਦਾਮੋਹਿਮਾਇਆਲਾਗੇ॥ਖਿਨਮਾਹਿ
ਮਾਰਿਪਛਾੜਸੀਭਾਇਦੂਜੈਠਾਗੇ॥ਫਿਰਿਵੇਲਾਹਥਿਨਆਵਈਜਮਕਾਡੰਡੁਲ
ਗੇ॥ਤਿਨਜਮਡੰਡੁਨਲਗਈਜੋਹਰਿਲਿਵਜਾਗੇ॥ਸਭਤੇਰੀਤੁਧੁਛਡਾਵਣੀਸ
ਭਤੁਧੈਲਾਗੇ॥੧੨॥ਸਲੋਕੁਮ:੧ ॥ਸਰਬੇਜੋਇਅਗਛਮੀਦੂਖੁਘਨੇਰੋਆ
ਥਿ॥ਕਾਲਰੁਲਾਦਸਿਸਰੁਲਾਘਣਉਲਾਭੁਨਪੂਜੀਸਾਥਿ॥੧॥ਮ:੧ ॥ਪੂੰਜੀ
ਸਾਚਉਨਾਮੁਤੂਅਖੁਟਉਦਰਬੁਅਪਾਰੁ॥ਨਾਨਕਵਖਰੁਨਿਰਮਲਉਧੰਨੁਸਾਹੁਵਪ
ਾਰੁ॥੨॥ਮ:੧ ॥ਪੂਰਬਪ੍ਰੀਤਿਪਿਰਾਣਿਲੈਮੋਟਉਠਾਕੁਰੁਮਾਣਿ॥ਮਾਥੈਊਭੈਜਮੁ

ਮਾਰਸੀਨਾਨਕਮੇਲਣੁਨਾਮਿ॥੩॥ਪਉੜੀ॥ ॥ਆਪੇਪਿੰਡੁਸਵਾਰਿਓਨੁਵਿਚਿਨ
ਵਨਿਧਿਨਾਮੁ॥ਇਕਿਆਪੇਭਰਮਿਭੁਲਾਇਅਨੁਤਿਨਨਿਹਫਲਕਾਮੁ॥ਇਕਨੀਗੁ
ਰਮੁਖਿਬੁਝਿਆਹਰਿਆਤਮਰਾਮੁ॥ਇਕਨੀਸੁਣਿਕੈਮੰਨਿਆਹਰਿਊਤਮਕਾਮੁ॥ਅੰ
ਤਰਿਹਰਿਰੰਗੁਉਪਜਿਆਗਾਇਆਹਰਿਗੁਣਨਾਮੁ॥੧੩॥ਸਲੋਕੁਮਃ੧ ॥
ਭੋਲਤਣਿਭੈਮਨਿਵਸੈਹੇਕੈਪਾਧਰਹੀੜੁ॥ਅਤਿਡਾਹਪਣਿਦੁਖੁਘਣੋਤੀਨੇਥਾਵ
ਭਰੀੜੁ॥੧॥ਮਃ੧ ॥ਮਾਂਦਲੁਬੇਦਿਸਿਬਾਜਣੋਘਣੋਧੜੀਐਜੋਇ॥ਨਾਨਕਨਾ
ਮੁਸਮਾਲਿਤੂਬੀਜਉਅਵਰੁਨਕੋਇ॥੨॥ਮਃ੧ ॥ਸਾਗਰੁਗੁਣੀਅਥਾਹੁਕਿਨਿ
ਹਾਥਾਲਾਦੇਖੀਐ॥ਵਡਾਵੇਪਰਵਾਹੁਸਤਿਗੁਰੁਮਿਲੈਤਪਾਰਿਪਵਾ॥ਮਝਭਰਿ
ਦੁਖਬਦੁਖਾ॥ਨਾਨਕਸਚੇਨਾਮਬਿਨੁਕਿਸੈਨਲਥੀਭੁਖ॥੩॥ਪਉੜੀ॥
ਜਿਨੀਅੰਦਰੁਭਾਲਿਆਗੁਰਸਬਦਿਸੁਹਾਵੈ॥ਜੋਇਛਨਿਸੋਪਾਇਦੇਹਰਿਨਾਮੁ
ਧਿਆਵੈ॥ਜਿਸਨੋਕ੍ਰਿਪਾਕਰੇਤਿਸੁਗੁਰੁਮਿਲੈਸੋਹਰਿਗੁਣਗਾਵੈ॥ਧਰਮਰਾਇ
ਤਿਨਕਾਮਿਤ੍ਰੁਹੈਜਮਮਗਿਨਪਾਵੈ॥ਹਰਿਨਾਮੁਧਿਆਵਹਿਦਿਨਸੁਰਾਤਿਹਰਿਨਾ
ਮਿਸਮਾਵੈ॥੧੪॥ਸਲੋਕੁਮਃ੧ ॥ਸੁਣੀਐਏਕੁਵਖਾਣੀਐਸੁਰਗਿਮਿਰ
ਤਿਪਇਆਲਿ॥ਹੁਕਮੁਨਜਾਈਮੇਟਿਆਜੋਲਿਖਿਆਸੋਨਾਲਿ॥ਕਉਣੁਮੂ
ਆਕਉਣੁਮਾਰਸੀਕਉਣੁਆਵੈਕਉਣੁਜਾਇ॥ਕਉਣੁਰਹਸੀਨਾਨਕਾਕਿਸਕੀ
ਸੁਰਤਿਸਮਾਇ॥੧॥ਮਃ੧ ॥ਹਉਮੁਆਮੈਮਾਰਿਆਪਉਣੁਵਹੈਦਰੀਆਉ॥
ਤ੍ਰਿਸਨਾਥਕੀਨਾਨਕਾਜਾਮਨੁਰਤਾਨਾਇ॥ਲੋਇਣਰਤੇਲੋਇਣੀਕੰਨੀਸੁਰਤਿ
ਸਮਾਇ॥ਜੀਭਰਸਾਇਣਿਚੂਨੜੀਰਤੀਲਾਲਲਵਾਇ॥ਅੰਦਰੁਮੁਸਕਿਝਕੋਲਿ
ਆਕੀਮਤਿਕਹੀਨਜਾਇ॥੨॥ਪਉੜੀ॥ ॥ਇਸੁਜੁਗਮਹਿਨਾਮੁਨਿਧਾਨੁਹੈ
ਨਾਮੋਨਾਲਿਚਲੈ॥ਏਹੁਅਖੁਟੁਕਦੇਨਨਿਖੁਟਈਖਾਇਖਰਚਿਉਪਲੈ॥ਹਰਿਜ
ਨਨੇੜਿਨਆਵਈਜਮਕੰਕਰਜਮਕਲੈ॥ਸੇਸਾਹਸਚੇਵਣਜਾਰਿਆਜਿਨਹਰਿ
ਧਨੁਪਲੈ॥ਹਰਿਕਿਰਪਾਤੇਹਰਿਪਾਈਐਜਾਆਪਿਹਰਿਘਲੈ॥੧੫॥ਸਲੋਕੁ
ਮਃ੩ ॥ਮਨਮੁਖਵਾਪਾਰੈਸਾਰਨਜਾਣਨੀ॥ਬਿਖੁਵਿਹਾਝਹਿਬਿਖੁਸੰਗ੍ਰਹਹਿ

ਬਿਖਸਿਉਧਰਹਿਪਿਆਰੁ॥ਬਾਹਰਹੁਪੰਡਿਤਸਦਾਇਦੇਮਨਹੁਮੂਰਖਗਾਵਾਰ॥
ਹਰਿਸਿਉਚਿਤੁਨਲਾਇਨੀਵਾਦੀਧਰਨਿਪਿਆਰੁ॥ਵਾਦਾਕੀਆਕਰਨਿਕਹਾਣੀ
ਆਕੂੜੁਬੋਲਿਕਰਹਿਆਹਾਰੁ॥ਜਗਮਹਿਰਾਮਨਾਮੁਹਰਿਨਿਰਮਲੁਹੋਰੁਮੈਲਾ
ਸਭੁਆਕਾਰੁ॥ਨਾਨਕਨਾਮੁਨਚੇਤਨੀਹੋਇਮੈਲੇਮਰਹਿਗਵਾਰ॥੧॥ਮਃ੩ ॥
ਦੁਖੁਲਗਾਬਿਨੁਸੇਵਿਐਹੁਕਮੁਮੰਨੇਦੁਖੁਜਾਇ॥ਆਪੇਦਾਤਾਸੁਖੈਦਾਆਪੇਦੇ
ਇਸਜਾਇ॥ਨਾਨਕਏਵੈਜਾਣੀਐਸਭੁਕਿਛੁਤਿਸੈਰਜਾਇ॥੨॥ਪਉੜੀ॥
ਹਰਿਨਾਮਬਿਨਾਜਗਤੁਹੈਨਿਰਧਨੁਬਿਨੁਨਾਵੈਤ੍ਰਿਪਤਿਨਾਹੀ॥ਦੂਜੈਭਰਮਿਭੁਲਾਇ
ਆਹਉਮੈਦੁਖੁਪਾਹੀ॥ਬਿਨੁਕਰਮਾਕਿਛੂਨਪਾਈਐਜੇਬਹੁਤੁਲੋਚਾਹੀ॥ਆਵੈਜਾ
ਇਜੰਮੈਮਰੈਗੁਰਸਬਦਿਛੁਟਾਹੀ॥ਆਪਿਕਰੈਕਿਸੁਆਖੀਐਦੂਜਾਕੋਈਨਾਹੀ॥
੧੬॥ਸਲੋਕੁਮਃ੩ ॥ਇਸੁਜਗਮਹਿਸੰਤੀਧਨੁਖਟਿਆਜਿਨਾਸਤਿਗੁਰੁ
ਮਿਲਿਆਪ੍ਰਭੁਆਇ॥ਸਤਿਗੁਰਿਸਚੁਦ੍ਰਿੜਾਇਆਇਸੁਧਨਕੀਕੀਮਤਿਕਹੀਨ
ਜਾਇ॥ਇਤੁਧਨਿਪਾਇਐਭੁਖਲਥੀਸੁਖੁਵਸਿਆਮਨਿਆਇ॥ਜਿੰਨਾਕਉਧੁਰਿ
ਲਿਖਿਆਤਿਨੀਪਾਇਆਆਇ॥ਮਨਮੁਖੁਜਗਤੁਨਿਰਧਨੁਹੈਮਾਇਆਨੋਬਿ
ਲਲਾਇ॥ਅਨਦਿਨੁਫਿਰਦਾਸਦਾਰਹੈਭੁਖਨਕਦੇਜਾਇ॥ਸਾਂਤਿਨਕਦੇਆਵ
ਈਨਹਸੁਖੁਵਸੈਮਨਿਆਇ॥ਸਦਾਚਿੰਤਚਿਤਵਦਾਰਹੈਸਹਸਾਕਦੇਨਜਾਇ॥
ਨਾਨਕਵਿਣੁਸਤਿਗੁਰਮਤਿਭਵੀਸਤਿਗੁਰਨੋਮਿਲੈਤਾਸਬਦੁਕਮਾਇ॥ਸਦਾਸਦ
ਸੁਖਮਹਿਰਹੈਸਚੇਮਾਹਿਸਮਾਇ॥੧॥ਮਃ੩ ॥ਜਿਨਿਉਪਾਈਮੇਦਨੀਸੋਈਸਾਰ
ਕਰੇਇ॥ਏਕੋਸਿਮਰਹੁਭਾਇਰਹੁਤਿਸੁਬਿਨੁਅਵਰੁਨਕੋਇ॥ਖਾਣਾਸਬਦੁਚੰ
ਗਿਆਈਆਜਿਤੁਖਾਧੈਸਦਾਤ੍ਰਿਪਤਿਹੋਇ॥ਪੈਨਣੁਸਿਫਤਿਸਨਾਇਹੈਸਦ
ਸਦਾਓਹੁਊਜਲਾਮੈਲਾਕਦੇਨਹੋਇ॥ਸਹਜੇਸਚੁਧਨੁਖਟਿਆਥੋੜਾਕਦੇਨਹੋ
ਇ॥ਦੇਹੀਨੋਸਬਦੁਸੀਗਾਰੁਹੈਜਿਤੁਸਦਾਸਦਾਸੁਖੁਹੋਇ॥ਨਾਨਕਗੁਰਮੁਖਿਬੁ
ਝੀਐਜਿਸਨੋਆਪਿਵਿਖਾਲੇਸੋਇ॥੨॥ਪਉੜੀ॥ ॥ਅੰਤਰਿਜਪੁਤਪੁਸੰ
ਜਮੋਗੁਰਸਬਦੀਜਾਪੈ॥ਹਰਿਹਰਿਨਾਮੁਧਿਆਈਐਹਉਮੈਅਗਿਆਨੁਗਵਾਪੈ

॥ਅੰਦਰੁਅੰਮ੍ਰਿਤਿਭਰਪੂਰੁਹੈਚਾਖਿਆਸਾਦੁਜਾਪੈ॥ਜਿਨਚਾਖਿਆਸੇਨਿਰਭਉਭ
ਏਸੇਹਰਿਰਸਿਧ੍ਰਾਪੈ॥ਹਰਿਕਿਰਪਾਧਾਰਿਪੀਆਇਆਫਿਰਿਕਾਲੁਨਵਿਆਪੈ
॥੧੭॥ਸਲੋਕੁਮਃ੩ ॥ਲੋਕੁਅਵਗਣਾਕੀਬੰਨੈਗੰਠੜੀਗੁਣਨਵਿਹਾਝੈ
ਕੋਇ॥ਗੁਣਕਾਗਾਹਕੁਨਾਨਕਾਵਿਰਲਾਕੋਈਹੋਇ॥ਗੁਰਪਰਸਾਦੀਗੁਣਪਾ
ਈਅਨਿਜਿਸਨੋਨਦਰਿਕਰੇਇ॥੧॥ਮਃ੩ ॥ਗੁਣਅਵਗੁਣਸਮਾਨਿਹਹਿਜਿ
ਆਪਿਕੀਤੇਕਰਤਾਰਿ॥ਨਾਨਕਹੁਕਮਿਮੰਨਿਐਸੁਖੁਪਾਈਐਗੁਰਸਬਦੀਵੀਚਾ
ਰਿ॥੨॥ਪਉੜੀ॥ ॥ਅੰਦਰਿਰਾਜਾਤਖਤੁਹੈਆਪੇਕਰੇਨਿਆਉ॥ਗੁਰਸਬਦੀ
ਦਰੁਜਾਣੀਐਅੰਦਰਿਮਹਲੁਅਸਰਾਉ॥ਖਰੇਪਰਖਿਖਜਾਨੈਪਾਈਅਨਿਖੋਟਿ
ਆਨਾਹੀਥਾਉ॥ਸਭੁਸਚੋਸਚੁਵਰਤਦਾਸਦਾਸਚੁਨਿਆਉ॥ਅੰਮ੍ਰਿਤਕਾਰਸੁਆ
ਇਆਮਨਿਵਸਿਆਨਾਉ॥੧੮॥ਸਲੋਕਮਃ੧ ॥ਹਉਮੈਕਰੀਤਾਂਤੂਨਾਹੀ
ਤੂਹੋਵਹਿਹਉਨਾਹਿ॥ਬੂਝਹੁਗਿਆਨੀਬੂਝਣਾਏਹਅਕਥਕਥਾਮਨਮਾਹਿ॥
ਬਿਨੁਗੁਰਤਤੁਨਪਾਈਐਅਲਖੁਵਸੈਸਭਮਾਹਿ॥ਸਤਿਗੁਰੁਮਿਲੈਤਜਾਣੀ
ਐਜਾਂਸਬਦੁਵਸੈਮਨਮਾਹਿ॥ਆਪੁਗਇਆਭ੍ਰਮੁਭਉਗਇਆਜਨਮਮਰਨ
ਦੁਖਜਾਹਿ॥ਗੁਰਮਤਿਅਲਖੁਲਖਾਈਐਊਤਮਮਤਿਤਰਾਹਿ॥ਨਾਨਕਸੋਹੰਹੰ
ਸਾਜਪੁਜਾਪਹੁਤ੍ਰਿਭਵਣਤਿਸੈਸਮਾਹਿ॥੧॥ਮਃ੩ ॥ਮਨੁਮਾਣਕੁਜਿਨਿਪਰਖਿ
ਆਗੁਰਸਬਦੀਵੀਚਾਰਿ॥ਸੇਜਨਵਿਰਲੇਜਾਣੀਅਹਿਕਲਜੁਗਵਿਚਿਸੰਸਾਰਿ
॥ਆਪੈਨੋਆਪੁਮਿਲਿਰਹਿਆਹਉਮੈਦੁਬਿਧਾਮਾਰਿ॥ਨਾਨਕਨਾਮਿਰਤੇਦੁਤ
ਰੁਤਰੇਭਉਜਲੁਬਿਖਮੁਸੰਸਾਰੁ॥੨॥ਪਉੜੀ॥ ॥ਮਨਮੁਖਅੰਦਰੁਨਭਾਲ
ਨੀਮੁਠੇਅਹੰਮਤੇ॥ਚਾਰੇਕੁੰਡਾਂਭਵਿਥਕੇਅੰਦਰਿਤਿਖਤਤੇ॥ਸਿੰਮ੍ਰਿਤਿਸਾਸਤਸੋ
ਧਨਿਮਨਮੁਖਿਵਿਗੁਤੇ॥ਬਿਨੁਗੁਰਕਿਨੈਨਪਾਇਓਹਰਿਨਾਮੁਹਰਿਸਤੇ॥ਤਤੁਗਿ
ਆਨੁਵੀਚਾਰਿਆਹਰਿਜਪਿਹਰਿਗਤੇ॥੧੯॥ਸਲੋਕਮਃ੨ ॥ਆਪੇਜਾ
ਣੈਕਰੇਆਪਿਆਪੇਆਣੈਰਾਸਿ॥ਤਿਸੈਅਗੈਨਾਨਕਾਖਲਿਇਕੀਚੈਅਰਦਾ
ਸਿ॥੧॥ਮਃ੧ ॥ਜਿਨਿਕੀਆਤਿਨਿਦੇਖਿਆਆਪੇਜਾਣੈਸੋਇ॥ਕਿਸਨੋਕਹੀ

ਐਨਾਨਕਜਾਘਰਿਵਰਤੈਸਭੁਕੋਇ॥੨॥ਪਉੜੀ॥ ॥ਸਭੋਥੋਕਵਿਸਾਰਿਇ
ਕੋਮਿਤੁਕਰਿ॥ਮਨੁਤਨੁਹੋਇਨਿਹਾਲੁਪਾਪਾਦਹੈਹਰਿ॥ਆਵਣਜਾਣਾਚੁਕੈਜ
ਨਮਿਨਜਾਹਿਮਰਿ॥ਸਚੁਨਾਮੁਆਧਾਰੁਸੋਗਿਨਮੋਹਿਜਰਿ॥ਨਾਨਕਨਾਮੁਨਿਧਾਨੁਮ
ਨਮਾਹਿਸੰਜਧਰਿ॥੨੦॥ਸਲੋਕਮਃ੫ ॥ਮਾਇਆਮਨਹੁਨਵੀਸਰੈਮਾਂਗੈਦੰਮ
ਦੰਮਾ॥ਸੋਪ੍ਰਭੁਚਿਤਿਨਆਵਈਨਾਨਕਨਹੀਕਰੰਮਿ॥੧॥ਮਃ੫ ॥ਮਾਇਆਸਾ
ਥਿਨਚਲਈਕਿਆਲਪਟਾਵਹਿਅੰਧ॥ਗੁਰਕੇਚਰਣਧਿਆਇਤੂਤੂਟਹਿਮਾ
ਇਆਬੰਧ॥੨॥ਪਉੜੀ॥ ॥ਭਾਣੈਹੁਕਮੁਮਨਾਇਓਨੁਭਾਣੈਸੁਖੁਪਾਇਆ
॥ਭਾਣੈਸਤਿਗੁਰੁਮੇਲਿਓਨੁਭਾਣੈਸਚੁਧਿਆਇਆ॥ਭਾਣੇਜੇਵਡਹੋਰਦਾਤਿ
ਨਾਹੀਸਚੁਆਖਿਸੁਣਾਇਆ॥ਜਿਨਕਉਪੂਰਬਿਲਿਖਿਆਤਿਨਸਚੁਕਮਾਇ
ਆ॥ਨਾਨਕਤਿਸੁਸਰਣਾਗਤੀਜਿਨਿਜਗਤੁਉਪਾਇਆ॥੨੧॥ਸਲੋਕਮਃ੩
॥ਜਿਨਕਉਅੰਦਰਿਗਿਆਨੁਨਹੀਭੈਕੀਨਾਹੀਬਿੰਦ॥ਨਾਨਕਮੁਇਆਕਾਕਿਆਮਾ
ਰਣਾਜਿਆਪਿਮਾਰੇਗੋਵਿੰਦ॥੧॥ਮਃ੩ ॥ਮਨਕੀਪਤ੍ਰੀਵਾਚਣੀਸੁਖੀਹੂਸੁਖੁਸ
ਰੁ॥ਸੋਬ੍ਰਾਹਮਣੁਭਲਾਆਖੀਐਜਿਬੂਝੈਬ੍ਰਹਮੁਬੀਚਾਰੁ॥ਹਰਿਸਾਲਾਹੇਹਰਿਪੜੈਗੁ
ਰਕੈਸਬਦਿਵੀਚਾਰਿ॥ਆਇਆਓਹੁਪਰਵਾਣੁਹੈਜਿਕੁਲਕਾਕਰੇਉਧਾਰੁ॥ਅਗੈ
ਜਾਤਿਨਪੁਛੀਐਕਰਣੀਸਬਦੁਹੈਸਾਰੁ॥ਹੋਰੁਕੂੜੁਪੜਣਾਕੂੜੁਕਮਾਵਣਾਬਿਖਿਆ
ਨਾਲਿਪਿਆਰੁ॥ਅੰਦਰਿਸੁਖੁਨਹੋਵਈਮਨਮੁਖਜਨਮੁਖੁਆਰੁ॥ਨਾਨਕਨਾਮਿਰਤੇ
ਸੇਉਬਰੇਗੁਰਕੈਹੇਤਿਅਪਾਰਿ॥੨॥ਪਉੜੀ॥ ॥ਆਪੇਕਰਿਕਰਿਵੇਖਦਾਆਪੇ
ਸਭੁਸਚਾ॥ਜੋਹੁਕਮੁਨਬੂਝੈਖਸਮਕਾਸੋਈਨਰੁਕਚਾ॥ਜਿਤੁਭਾਵੈਤਿਤੁਲਾਇ
ਦਾਗੁਰਮੁਖਿਹਰਿਸਚਾ॥ਸਭਨਾਕਾਸਾਹਿਬੁਏਕੁਹੈਗੁਰਸਬਦੀਰਚਾ॥ਗੁਰਮੁ
ਖਿਸਦਾਸਲਾਹੀਐਸਭਿਤਿਸਦੇਜਚਾ॥ਜਿਉਨਾਨਕਆਪਿਨਚਾਇਦਾਤਿ
ਵਹੀਕੋਨਚਾ॥੨੨॥੧॥

ਮਾਰੂਵਾਰਮਹਲਾ੫ ੴਸਤਿਗੁਰਪ੍ਰਸਾਦਿ॥
ਡਖਣੇਮਃ੫ ॥ਤੂਚਉਸਜਣਮੈਡਿਆਡੇਈਸਿਸੁਉਤਾਰਿ॥ਨੈਣਮਹਿਜੇਤ
ਰਸਦੇਕਦਿਪਸੀਦੀਦਾਰੁ॥੧॥ਮਃ੫ ਨੀਹੁਮਹਿੰਜਾਤਊਨਾਲਿਬਿਆਨੇਹਕੂੜਾਵੇਡੇਖੁ
॥ਕਪੜਭੋਗਡਰਾਵਣੇਜਿਚਰੁਪਿਰੀਨਡੇਖੁ॥੨॥ਮਃ੫ ॥ਉਠੀਝਾਲੂਕੰਤੜੇਹ
ਉਪਸੀਤਉਦੀਦਾਰੁ॥ਕਾਜਲੁਹਾਰੁਤੰਬੋਲਰਸੁਬਿਨੁਪਸੇਹਭਿਰਸੁਛਾਰੁ॥੩॥
ਪਉੜੀ॥ ॥ਤੂਸਚਾਸਾਹਿਬੁਸਚੁਸਚੁਸਭੁਧਾਰਿਆ॥ਗੁਰਮੁਖਿਕੀਤੋਥਾਟੁ
ਸਿਰਜਿਸੰਸਾਰਿਆ॥ਹਰਿਆਗਿਆਹੋਏਬੇਦਪਾਪੁਪੁੰਨੁਵੀਚਾਰਿਆ॥ਬ੍ਰਹ
ਮਾਬਿਸਨੁਮਹੇਸੁਤ੍ਰੈਗੁਣਬਿਸਥਾਰਿਆ॥ਨਵਖੰਡਿਪ੍ਰਿਥਮੀਸਾਜਿਹਰਿਰੰਗਸ
ਵਾਰਿਆ॥ਵੇਕੀਜੰਤਉਪਾਇਅੰਤਰਿਕਲਧਾਰਿਆ॥ਤੇਰਾਅੰਤੁਨਜਾਣੈਕੋਇ
ਸਚੁਸਿਰਜਣਹਾਰਿਆ॥ਤੂਜਾਣਹਿਸਭਬਿਧਿਆਪਿਗੁਰਮੁਖਿਨਿਸਤਾਰਿ
ਆ॥੧॥ਡਖਣੇਮਃ੫ ॥ਜੇਤੂਮਿਤ੍ਰੁਅਸਾਡੜਾਹਿਕਭੋਰੀਨਾਵੇਛੋੜਿ॥ਜੀਉ
ਮਹਿਜਾਤਉਮੋਹਿਆਕਦਿਪਸੀਜਾਨੀਤੋਹਿ॥੧॥ਮਃ੫ ॥ਦੁਰਜਨਤੂਜਲੁਭਾ
ਹੜੀਵਿਛੋੜੇਮਰਿਜਾਹਿ॥ਕੰਤਾਤੂਸਉਸੇਜੜੀਮੈਡਾਹਭੋਦੁਖੁਉਲਾਹਿ॥੨॥ਮਃ੫॥
ਦੁਰਜਨੁਦੂਜਾਭਾਉਹੈਵੇਛੋੜਾਹਉਮੈਰੋਗੁ॥ਸਜਣੁਸਚਾਪਾਤਿਸਾਹੁਜਿਸੁਮਿਲਿ
ਕੀਚੈਭੋਗੁ॥੩॥ਪਉੜੀ॥ ॥ਤੂਅਗਮਦਇਆਲੁਬੇਅੰਤੁਤੇਰੀਕੀਮਤਿਕ
ਹੈਕਉਣੁ॥ਤੁਧੁਸਿਰਜਿਆਸਭੁਸੰਸਾਰੁਤੂਨਾਇਕੁਸਗਲਭਉਣ॥ਤੇਰੀਕੁਦਰ
ਤਿਕੋਇਨਜਾਣੈਮੇਰੇਠਾਕੁਰਸਗਲਰਉਣ॥ਤੁਧੁਅਪੜਿਕੋਇਨਸਕੈਤੂਅਬਿ
ਨਾਸੀਜਗਉਧਰਣ॥ਤੁਧੁਥਾਪੇਚਾਰੇਜੁਗਤੂਕਰਤਾਸਗਲਧਰਣ॥ਤੁਧੁਆਵ
ਣਜਾਣਾਕੀਆਤੁਧੁਲੇਪੁਨਲਗੈਤ੍ਰਿਣ॥ਜਿਸੁਹੋਵਹਿਆਪਿਦਇਆਲੁਤਿ
ਸੁਲਾਵਹਿਸਤਿਗੁਰਚਰਣ॥ਤੂਹੋਰਤੁਉਪਾਇਨਲਭਹੀਅਬਿਨਾਸੀਸ੍ਰਿਸਟਿ
ਕਰਣ॥੨॥ਡਖਣੇਮਃ੫ ॥ਜੇਤੂਵਤਹਿਅੰਙਣੇਹਭਿਧਰਤਿਸੁਹਾਵੀਹੋਇ
॥ਹਿਕਸੁਕੰਤੈਬਾਹਰੀਮੈਡੀਵਾਤਨਪੁਛੈਕੋਇ॥੧॥ਮਃ੫ ॥ਹਭੇਟੋਲਸੁਹਾਵਣੇਸ
ਹੁਬੈਠਾਅੰਙਣੁਮਲਿ॥ਪਹੀਨਵੰਞੈਬਿਰਥੜਾਜੋਘਰਿਆਵੈਚਲਿ॥੨॥ਮਃ੫

॥ਸੇਜਵਿਛਾਈਕੰਤਕੂਕੀਆਹਭੁਸੀਗਾਰੁ॥ਇਤੀਮੰਝਿਨਸਮਾਵਈਜੇਗਲਿਪ
ਹਿਰਾਹਾਰੁ॥੩॥ਪਉੜੀ॥ ॥ਤੂਪਾਰਬ੍ਰਹਮੁਪਰਮੇਸਰੁਜੋਨਿਨਆਵਹੀ॥ਤੂਹੁਕ ੫੬੩
ਮੀਸਾਜਹਿਸ੍ਰਿਸਟਿਸਾਜਿਸਮਾਵਹੀ॥ਤੇਰਾਰੂਪੁਨਜਾਈਲਖਿਆਕਿਉਤੁਝ
ਹਿਧਿਆਵਹੀ॥ਤੂਸਭਮਹਿਵਰਤਹਿਆਪਿਕੁਦਰਤਿਦੇਖਾਵਹੀ॥ਤੇਰੀਭਗ
ਤਿਭਰੇਭੰਡਾਰਤੋਟਿਨਆਵਹੀ॥ਏਹਿਰਤਨਜਵੇਹਰਲਾਲਕੀਮਨਪਾਵਹੀ॥ਜਿ
ਸੁਹੋਵਹਿਆਪਿਦਇਆਲੁਤਿਸੁਸਤਿਗੁਰਸੇਵਾਲਾਵਹੀ॥ਤਿਸੁਕਦੇਨਆਵੈਤੋ
ਟਿਜੋਹਰਿਗੁਣਗਾਵਹੀ॥੩॥ਡਖਣੇਮਃ੫ ॥ਜਾਮੂਪਸੀਹਠਮੈਪਿਰੀਮਹਿਜੇ
ਨਾਲਿ॥ਹਭੇਡੁਖਉਲਾਹਿਅਮੁਨਾਨਕਨਦਰਿਨਿਹਾਲਿ॥੧॥ਮਃ੫ ॥ਨਾਨਕਬੈਠਾ
ਭਖੇਵਾਉਲੰਮੇਸੇਵਹਿਦਰੁਖੜਾ॥ਪਿਰੀਏਤੂਜਾਣੁਮਹਿਜਾਸਾਉਜੋਈਸਾਈਮੁਹੁ
ਖੜਾ॥੨॥ਮਃ੫ ॥ਕਿਆਗਾਲਾਇਓਭੂਛਪਰਵੇਲਿਨਜੋਹੇਕੰਤਤੂ॥ਨਾਨਕਫੁ
ਲਾਸੰਦੀਵਾੜਿਖਿੜਿਆਹਭੁਸੰਸਾਰੁਜਿਉ॥੩॥ਪਉੜੀ॥ ॥ਸੁਘੜੁਸੁਜਾਣੁ
ਸਰੂਪੁਤੂਸਭਮਹਿਵਰਤੰਤਾ॥ਤੂਆਪੇਠਾਕੁਰੁਸੇਵਕੋਆਪੇਪੂਜੰਤਾ॥ਦਾਨਾਬੀਨਾ
ਆਪਿਤੂਆਪੇਸਤਵੰਤਾ॥ਜਤੀਸਤੀਪ੍ਰਭੁਨਿਰਮਲਾਮੇਰੇਹਰਿਭਗਵੰਤਾ॥ਸਭੁਬ੍ਰ
ਹਮਪਸਾਰੁਪਸਾਰਿਓਆਪੇਖੇਲੰਤਾ॥ਇਹੁਆਵਾਗਵਣੁਰਚਾਇਓਨੁਕਰਿਚੋਜ
ਦੇਖੰਤਾ॥ਤਿਸੁਬਾਹੁੜਿਗਰਭਿਨਪਾਵਹੀਜਿਸੁਦੇਵਹਿਗੁਰਮੰਤਾ॥ਜਿਉਆਪਿ
ਚਲਾਵਹਿਤਿਉਚਲਦੇਕਿਛੁਵਸਿਨਜੰਤਾ॥੪॥ਡਖਣੇਮਃ੫ ॥ਕੁਰੀਏ
ਕੁਰੀਏਵੈਦਿਆਤਲਿਗਾੜਾਮਹਰੇਰੁ॥ਵੇਖੇਛਿਟੜਿਥੀਵਦੋਜਾਮਿਖਿਸੰਦੋਪੇ
ਰੁ॥੧॥ਮਃ੫ ॥ਸਚੁਜਾਣੈਕਚੁਵੈਦਿਓਤੂਆਘੂਆਘੇਸਲਵੇ॥ਨਾਨਕਆਤ
ਸੜੀਮੰਝਿਨੈਣੂਬਿਆਢਲਿਪਬਣਿਜਿਉਜੁੰਮਿਓ॥੨॥ਮਃ੫ ॥ਭੋਰੇਭੋਰੇਰੂਹ
ਸੇਵਦੇਆਲਕੁਮੁਦਤਿਪਈਚਿਰਾਣੀ॥ਫਿਰਿਕਦੂਆਵੈਰੁਤਿ॥੩॥ਪ
ਉੜੀ॥ ॥ਤੁਧੁਰੂਪੁਨਰੇਖਿਆਜਾਤਿਤੂਵਰਨਾਬਾਹਰਾ॥ਏਮਾਣਸਜਾਣਹਿਦੂ
ਰਿਤੂਵਰਤਹਿਜਾਹਰਾ॥ਤੂਸਭਿਘਟਭੋਗਹਿਆਪਿਤੁਧੁਲੇਪੁਨਲਾਹਰਾ॥ਤੂਪੁ
ਰਖੁਅਨੰਦੀਅਨੰਤਸਭਜੋਤਿਸਮਾਹਰਾ॥ਤੂਸਭਦੇਵਾਮਹਿਦੇਵਬਿਧਾਤੇਨਰਹ

ਰਾ॥ਕਿਆਆਰਾਧੇਜਿਹਵਾਇਕਤੂਅਬਿਨਾਸੀਅਪਰਪਰਾ॥ਜਿਸੁਮੇਲਹਿਸੋ
ਤੁਧੁਆਪਿਤਿਸਕੇਸਭਿਕੁਲਤਰਾ॥ਸੇਵਕਸਭਿਕਰਦੇਸੇਵਦਰਿਨਾਨਕੁਜਨੁਤੇਰਾ
॥੩॥ਡਖਣੇਮ:੫ ॥ਗਹਡੜੜਾਤ੍ਰਿਣਿਛਾਇਆਗਾਫਲਜਲਿਓਹੁਭਾਹਿ॥
ਜਿਨਾਭਾਗਮਥਾਹੜੈਤਿਨਉਸਤਾਦਪਨਾਹਿ॥੧॥ਮ:੫ ॥ਨਾਨਕਪੀਠਾਪਕਾਸਾ
ਜਿਆਧਰਿਆਆਣਿਮਉਜੂਦੁ॥ਬਾਝਹੁਸਤਿਗੁਰਆਪਣੇਬੈਠਾਝਾਕੁਦਰੂਦ
॥੨॥ਮ:੫ ॥ਨਾਨਕਭੁਸਰੀਆਪਕਾਈਆਪਾਈਆਥਾਲੈਮਾਹਿ॥ਜਿਨੀਗੁਰੂਮ
ਨਾਇਆਰਜਿਰਜਿਸੇਈਖਾਹਿ॥੩॥ਪਉੜੀ॥ ॥ਤੁਧੁਜਗਮਹਿਖੇਲੁਰਚਾਇ
ਆਵਿਚਿਹਉਮੈਪਾਈਆ॥ਏਕੁਮੰਦਰੁਪੰਚਚੋਰਹਹਿਨਿਤਕਰਹਿਬੁਰਿਆਈ
ਆ॥ਦਸਨਾਰੀਇਕੁਪੁਰਖੁਕਰਿਦਸੇਸਾਦਿਲੁੋਭਾਈਆ॥ਏਨਿਮਾਇਆਮੋਹਣੀ
ਮੋਹੀਆਨਿਤਫਿਰਹਿਭਰਮਾਈਆ॥ਹਾਠਾਦੋਵੈਕੀਤੀਓਸਿਵਸਕਤਿਵਰਤਾਈ
ਆ॥ਸਿਵਅਗੈਸਕਤੀਹਾਰਿਆਏਵੈਹਰਿਭਾਈਆ॥ਇਕਿਵਿਚਹੁਹੀਤੁਧੁ
ਰਖਿਆਜੋਸਤਸੰਗਿਮਿਲਾਈਆ॥ਜਲਵਿਚਹੁਬਿੰਬੁਉਠਾਲਿਓਜਲਮਾਹਿ
ਸਮਾਈਆ॥੪॥ਡਖਣੇਮ:੫ ॥ਆਗਾਹਾਕੂਤ੍ਰਾਘਿਪਿਛਾਫੇਰਿਨਮੁਹਡੜਾ
॥ਨਾਨਕਸਿਝਿਇਵੇਹਾਵਾਰਬਹੁੜਿਨਹੋਵੀਜਨਮੜਾ॥੧॥ਮ:੫ ॥ਸਜਣੁਮੈਡਾ
ਚਾਈਆਹਭਕਹੀਦਾਮਿਤੁ॥ਹਭੇਜਾਣਨਿਆਪਣਾਕਹੀਨਠਾਹੇਚਿਤੁ॥੨॥ਮ:
੫ ॥ਗੁਝੜਾਲਧਮੁਲਾਲੁਮਥੈਹੀਪਰਗਟੁਥਿਆ॥ਸੋਈਸੁਹਾਵਾਥਾਨੁਜਿਥੈਪਿ
ਰੀਏਨਾਨਕਜੀਤੂਵੁਠਿਆ॥੩॥ਪਉੜੀ॥ ॥ਜਾਤੂਮੇਰੈਵਲਿਹੈਤਾਕਿਆਮੁ
ਹਛੰਦਾ॥ਤੁਧੁਸਭੁਕਿਛੁਮੈਨੋਸਉਪਿਆਜਾਤੇਰਾਬੰਦਾ॥ਲਖਮੀਤੋਟਿਨਆਵਈ
ਖਾਇਖਰਚਿਰਹੰਦਾ॥ਲਖਚਉਰਾਸੀਹਮੇਦਨੀਸਭਸੇਵਕਰੰਦਾ॥ਏਹਵੈਰੀਮਿਤ੍ਰ
ਸਭਿਕੀਤਿਆਨਹਮੰਗਹਿਮੰਦਾ॥ਲੇਖਾਕੋਇਨਪੁਛਈਜਾਹਰਿਬਖਸੰਦਾ॥ਅ
ਨੰਦੁਭਇਆਸੁਖੁਪਾਇਆਮਿਲਿਗੁਰਗੋਵਿੰਦਾ॥ਸਭੇਕਾਜਸਵਾਰਿਐਜਾਤੁਧੁਭਾ
ਵੰਦਾ॥੫॥ਡਖਣੇਮ:੫ ॥ਡੇਖਣਕੂਮੁਸਤਾਕੁਮੁਖੁਕਿਜੇਹਾਤਉਧਣੀ॥ਫਿ
ਰਦਾਕਿਤੈਹਾਲਿਜਾਡਿਠਮੁਤਾਮਨੁਧ੍ਰਾਪਿਆ॥੧॥ਮ:੫ ॥ਦੁਖੀਆਦਰਦਘਣੇ

ਵੇਦਨਜਾਣੇਤੂਧਣੀ॥ਜਾਣਾਲਖਭਵੇਪਿਰੀਡਿਖੰਦੋਤਾਜੀਵਸਾ॥੨॥ਮ:੫॥ਢ
ਹਦੀਜਾਇਕਰਾਰਿਵਹਣਿਵਹੰਦੇਮੈਡਿਠਿਆ॥ਸੇਈਰਹੇਅਮਾਣਜਿਨਾਸਤਿਗੁਰੁ
ਭੇਟਿਆ॥੩॥ਪਉੜੀ॥ ॥ਜਿਸੁਜਨਤੇਰੀਭੁਖਹੈਤਿਸੁਦੁਖੁਨਵਿਆਪੈ॥ਜਿ
ਨਿਜਨਿਗੁਰਮੁਖਿਬੁਝਿਆਸੁਚਹੁਕੁੰਡੀਜਾਪੈ॥ਜੋਨਰੁਉਸਕੀਸਰਣੀਪਰੈਤਿਸੁਕੰ
ਬਹਿਪਾਪੈ॥ਜਨਮਜਨਮਕੀਮਲੁਉਤਰੈਗੁਰਧੂੜੀਨਾਪੈ॥ਜਿਨਿਹਰਿਭਾਣਾਮੰ
ਨਿਆਤਿਸੁਸੋਗੁਨਸੰਤਾਪੈ॥ਹਰਿਜੀਉਤੂਸਭਨਾਕਾਮਿਤੁਹੈਸਭਿਜਾਣਹਿਆਪੈ॥
ਐਸੀਸੋਭਾਜਨੈਕੀਜੇਵਡੁਹਰਿਪਰਤਾਪੈ॥ਸਭਅੰਤਰਿਜਨਵਰਤਾਇਆਹਰਿਜ
ਨਤੇਜਾਪੈ॥੬॥ਡਖਣੇਮ:੫ ॥ਜਿਨਾਪਿਛੈਹਉਗਈਸੇਮੈਪਿਛੈਭੀਰਵਿਆ
ਸੁ॥ਜਿਨਾਕੀਮੈਆਸੜੀਤਿਨਾਮਹਿਜੀਆਸ॥੧॥ਮ:੫॥ਗਿਲੀਗਿਲੀਰੋਡੜੀ
ਭਉਦੀਭਵਿਭਵਿਆਇ॥ਜੋਬੈਠੇਸੇਫਾਥਿਆਉਬਰੇਭਾਗਮਥਾਇ॥੨॥ਮ:੫॥
ਡਿਠਾਹਭਮਝਾਹਿਖਾਲੀਕੋਇਨਜਾਣੀਐ॥ਤੈਸਖੀਭਾਗਮਥਾਹਿਜਿਨੀਮੇਰਾਸਜ
ਣੁਰਾਵਿਆ॥੩॥ਪਉੜੀ॥ ॥ਹਉਢਾਢੀਦਰਿਗੁਣਗਾਵਦਾਜੇਹਰਿਪ੍ਰਭਭਾ
ਵੈ॥ਪ੍ਰਭੁਮੇਰਾਥਿਰਥਾਵਰੀਹੋਰਆਵੈਜਾਵੈ॥ਸੋਮੰਗਾਦਾਨੁਗੁਸਾਈਆਜਿਤੁਭੁ
ਖਲਹਿਜਾਵੈ॥ਪ੍ਰਭਜੀਉਦੇਵਹੁਦਰਸਨੁਆਪਣਾਜਿਤੁਢਾਢੀਤ੍ਰਿਪਤਾਵੈ॥ਅਰ
ਦਾਸਿਸੁਣੀਦਾਤਾਰਿਪ੍ਰਭਿਢਾਢੀਕਉਮਹਲਿਬੁਲਾਵੈ॥ਪ੍ਰਭਦੇਖਿਦਿਆਦੁਖ
ਭੁਖਗਈਢਾਢੀਕਉਮੰਗਣੁਚਿਤਿਨਆਵੈ॥ਸਭੇਇਛਾਪੂਰੀਆਲਗਿਪ੍ਰਭਕੈਪਾ
ਵੈ॥ਹਉਨਿਰਗੁਣੁਢਾਢੀਬਖਸਿਓਨੁਪ੍ਰਭਿਪੁਰਖਿਵੇਦਾਵੈ॥੭॥ਡਖਣੇਮ:੫ ॥
ਜਾਛੁਟੇਤਾਖਾਕੁਤੂਸੁੰਞੀਕੰਤੁਨਜਾਣਹੀ॥ਦੁਰਜਨਸੇਤੀਨੇਹੁਤੂਕੈਗੁਣਿਹਰਿਰੰਗੁਮਾ
ਣਹੀ॥੧॥ਮ:੫॥ਨਾਨਕਜਿਸੁਬਿਨੁਘੜੀਨਜੀਵਣਾਵਿਸਰੇਸਰੈਨਬਿੰਦ॥ਤਿਸੁ
ਸਿਉਕਿਉਮਨਰੂਸੀਐਜਿਸਹਿਹਮਾਰੀਚਿੰਦ॥੨॥ਮ:੫ ॥ਰਤੇਰੰਗਿਪਾਰਬ੍ਰਹ
ਮਕੈਮਨੁਤਨੁਅਤਿਗੁਲਾਲੁ॥ਨਾਨਕਵਿਣੁਨਾਵੈਆਲੂਦਿਆਜਿਤੀਹੋਰੁਖਿਆ
ਲੁ॥੩॥ਪਉੜੀ॥ ॥ਹਰਿਜੀਉਜਾਤੂਮੇਰਾਮਿਤ੍ਰੁਹੈਤਾਕਿਆਮੈਕਾੜਾ॥ਜਿਨੀ
ਠਗੀਜਗੁਠਗਿਆਸੇਤੁਧੁਮਾਰਿਨਿਵਾੜਾ॥ਗੁਰਿਭਉਜਲੁਪਾਰਿਲੰਘਾਇਆ

॥ਜਿਤਾਪਾਵਣਾ॥ਗੁਰਮਤੀਸਭਿਰਸਭੋਗਦਾਵਡਾਆਖਣਾ॥ਸਭਿਇਛੀਆਵ
ਸਿਕਰਿਦਿਤੀਅਸੁਤਵੰਤਾਸਾਣਾ॥ਜਿਤੁਲਾਈਅਨਿਤਿਤੈਲਗਦੀਆਨਧੀਜੇ
ਤਾਣਾ॥ਜੋਇਛੀਸੋਫਲੁਪਾਇਦਾਗੁਰਿਅੰਦਰਿਵਾੜਾ॥ਗੁਰੁਨਾਨਕਤੁਠਾਭਾਈ
ਗਹੁਹਰਿਵਸਦਾਨੇੜਾ॥੧੦॥ਡਖਣੇਮਃ੫ ॥ਜਾਮੂੰਆਵਹਿਚਿਤਿਤੂਤਾਹਭੇ
ਸੁਖਲਹਾਉ॥ਨਾਨਕਮਨਹੀਮੰਝਿਰੰਗਾਵਲਾਪਿਰੀਤਹਿਜਾਨਾਉ॥੧॥ਮਃ੫॥ਕ
ਪੜਭੋਗਵਿਕਾਰਏਹਭੇਹੀਛਾਰ॥ਖਾਕੁਲੋੜੇਦਾਤੰਨਿਖੇਜੋਰਤੇਦੀਦਾਰ॥੨॥ਮਃ੫
॥ਕਿਆਤਕਹਿਬਿਆਪਾਸਕਰਿਹੀਅੜੇਹਿਕੁਅਧਾਰੁ॥ਥੀਉਸੰਤਨਕੀਰੇਣੁਜਿ
ਤੁਲਭੀਸੁਖਦਾਤਾਰੁ॥੩॥ਪਉੜੀ॥ ॥ਵਿਣੁਕਰਮਾਹਰਿਜੀਉਨਪਾਈਐਬਿ
ਨੁਸਤਿਗੁਰਮਨੂਆਨਲਗੈ॥ਧਰਮੁਧੀਰਕਲਿਅੰਦਰੇਇਹੁਪਾਪੀਮੂਲਿਨਤਗੈ
॥ਅਹਿਕਰੁਕਰੇਸੁਅਹਿਕਰੁਪਾਏਇਕਘੜੀਮੁਹਤੁਨਲਗੈ॥ਚਾਰੇਜੁਗਮੈਸੋਧਿ
ਆਵਿਣੁਸੰਗਤਿਅਹੰਕਾਰੁਨਭਗੈ॥ਹਉਮੈਮੂਲਿਨਛੁਟਈਵਿਣੁਸਾਧੂਸਤਸੰਗੈ॥
ਤਿਚਰੁਥਾਹਨਪਾਵਈਜਿਚਰੁਸਾਹਿਬਸਿਉਮਨਭੰਗੈ॥ਜਿਨਿਜਨਿਗੁਰਮੁਖਿ
ਸੇਵਿਆਤਿਸੁਘਰਿਦੀਬਾਣੁਅਭਗੈ॥ਹਰਿਕਿਰਪਾਤੇਸੁਖੁਪਾਇਆਗੁਰਸਤਿ
ਗੁਰਚਰਣੀਲਗੈ॥੧੧॥ਡਖਣੇਮਃ੫ ॥ਲੋੜੀਦੋਹਭਜਾਇਸੋਮੀਰਾਮੀਤੁ
ਜਿਰਿ॥ਹਠਮੰਝਾਹੂਸੋਧਣੀਚਉਦੋਮੁਖਿਅਲਾਇ॥੧॥ਮਃ੫॥ਮਾਣਿਕੂਮੋਹਿ
ਉਤੰਨਾਧਣੀਅਪਾਰ॥ਹਿਆਉਮਹਿਜਾਠੰਢਣਾਮੁਖਹੁਸਚੁਅਲਾਇ॥੨॥
ਮਃ੫॥ਮੂਥੀਆਉਸੇਜਨੈਣਾਪਿਰੀਵਿਛਾਵਣਾ॥ਜੇਡੇਖੈਹਿਕਵਾਰਤਾਸੁਖੀ
ਮਾਹੂਬਾਹਰੇ॥੩॥ਪਉੜੀ॥ ॥ਮਨੁਲੋਚੈਹਰਿਮਿਲਣਕਉਕਿਉਦਰਸ
ਪਾਈਆ॥ਮੈਲਖਵਿੜਤੇਸਾਹਿਬਾਜੇਬਿੰਦਬੋੁਲਾਈਆ॥ਮੈਚਾਰੇਕੁੰਡਾਭਾਲੀ
ਆਤੁਧੁਜੇਵਡੁਨਸਾਈਆ॥ਮੈਦਸਿਹੁਮਾਰਗੁਸੰਤਹੋਕਿਉਪ੍ਰਭੂਮਿਲਾਈਆ॥
ਮਨੁਅਰਪਿਹੁਹਉਮੈਤਜਹੁਇਤੁਪੰਥਿਜੁਲਾਈਆ॥ਨਿਤਸੇਵਿਹੁਸਾਹਿਬੁਆ
ਪਣਾਸਤਸੰਗਿਮਿਲਾਈਆ॥ਸਭੇਆਸਾਪੂਰੀਆਗੁਰਮਹਲਿਬੁਲਾਈਆ॥ਤੁ
ਧੁਜੇਵਡੁਹੋਰੁਨਸੁਝਈਮੇਰੇਮਿਤ੍ਰਗੋਸਾਈਆ॥੧੨॥ਡਖਣੇਮਃ੫ ॥ਮੂਥੀਅ

ਊਤਖਤੁਪਿਰੀਮਹਿੰਜੇਪਾਤਿਸਾਹ॥ਪਾਵਿਮਿਲਾਵੇਕੋਲਿਕਵਲਜਿਵੈਬਿਗਸਾ
ਵਦੋ॥੧॥ਮਃ੫॥ਪਿਰੀਆਸੰਦੜੀਭੁਖਮੂਲਾਵਣਥੀਵਿਥਰਾ॥ਜਾਣੁਮਿਠਾਈ
ਇਖਬੇਈਪੀੜੇਨਾਹੁਟੈ॥੨॥ਮਃ੫॥ਠਗਾਨੀਹੁਮਤ੍ਰੋੜਿਜਾਣੁਗੰਧ੍ਰਬਾਨਗਰੀ॥ਸੁਖ
ਘਟਾਊਡੂਇਇਸੁਪੰਧਾਣੂਘਰਘਣੇ॥੩॥ਪਉੜੀ॥ ॥ਅਕਲਕਲਾਨਹਪਾਈ
ਐਪ੍ਰਭੁਅਲਖਅਲੇਖੰ॥ਖਟੁਦਰਸਨਭ੍ਰਮਤੇਫਿਰਹਿਨਹਮਿਲੀਐਭੇਖੰ॥ਵਰ
ਤਕਰਹਿਚੰਦ੍ਰਾਇਣਾਸੇਕਿਤੈਨਲੇਖੰ॥ਬੇਦਪੜਹਿਸੰਪੂਰਨਾਤਤੁਸਾਰੁਨਪੇਖੰ॥ਤਿ
ਲਕੁਕਢਹਿਇਸਨਾਨੁਕਰਿਅੰਤਰਿਕਾਲੇਖੰ॥ਭੇਖੀਪ੍ਰਭੂਨਲਭਈਵਿਣੁਸਚੀ
ਸਿਖੰ॥ਭੂਲਾਮਾਰਗਿਸੋਪਵੈਜਿਸੁਧੁਰਿਮਸਤਕਿਲੇਖੰ॥ਤਿਨਿਜਨਮੁਸਵਾਰਿਆ
ਆਪਣਾਜਿਨਿਗੁਰੁਅਖੀਦੇਖੰ॥੧੩॥ਡਖਣੇਮਃ੫ ॥ਸੋਨਿਵਾਹੂਗਡਿਜੋਚ
ਲਾਊਨਥੀਐ॥ਕਾਰਕੂੜਾਵੀਛਡਿਸੰਮਲੁਸਚੁਧਣੀ॥੧॥ਮਃ੫॥ਹਭਸਮਾਣੀ
ਜੋਤਿਜਿਉਜਲਘਟਾਊਚੰਦ੍ਰਮਾ॥ਪਰਗਟੁਥੀਆਆਪਿਨਾਨਕਮਸਤਕਿਲਿਖਿ
ਆ॥੨॥ਮਃ੫॥ਮੁਖਸੁਹਾਵੇਨਾਮੁਚਉਆਠਪਹਰਗੁਣਗਾਉ॥ਨਾਨਕਦਰਗਹਮੰ
ਨੀਅਹਿਮਿਲੀਨਿਥਾਵੇਥਾਉ॥੩॥ਪਉੜੀ॥ ॥ਬਾਹਰਭੇਖਿਨਪਾਈਐਪ੍ਰਭੁ
ਅੰਤਰਜਾਮੀ॥ਇਕਸੁਹਰਿਜੀਉਬਾਹਰੀਸਭਫਿਰੈਨਿਕਾਮੀ॥ਮਨੁਰਤਾਕੁਟੰਬਸਿ
ਉਨਿਤਗਰਬਿਫਿਰਾਮੀ॥ਫਿਰਹਿਗੁਮਾਨੀਜਗਮਹਿਕਿਆਗਰਬਹਿਦਾਮੀ॥
ਚਲਦਿਆਨਾਲਿਨਚਲਈਖਿਨਜਾਇਬਿਲਾਮੀ॥ਬਿਚਰਦੇਫਿਰਹਿਸੰਸਾਰ
ਮਹਿਹਰਿਜੀਹੁਕਾਮੀ॥ਕਰਮੁਖੁਲਾਗੁਰੁਪਾਇਆਹਰਿਮਿਲਿਆਸੁਆਮੀ॥
ਜੋਜਨੁਹਰਿਕਾਸੇਵਕੋਹਰਿਤਿਸਕੀਕਾਮੀ॥੧੪॥ਡਖਣੇਮਃ੫ ॥ਮੁਖਡੂਅ
ਲਾਇਹਭੁਮਰਣੁਪਛਾਣੰਦੋਕੋਇ॥ਨਾਨਕਤਿਨਾਖਕੁਜਿਨਾਯਕੀਨਾਹਿਕਿਸਿਉ
॥੧॥ਮਃ੫॥ਜਾਣੁਵਸੰਦੋਮੰਝਿਪਛਾਣੂਕੋਹੇਕੜੋ॥ਤੈਤਨਿਪੜਦਾਹਿਨਾਨਕ
ਜੈਗੁਰੁਭੇਟਿਆ॥੨॥ਮਃ੫॥ਮਤੜੀਕਾਂਢਕੁਆਹਪਾਵਧੋਵੰਦੋਪੀਵਸਾ॥ਮੂਤਨਿ
ਪ੍ਰੇਮੁਅਥਾਹਪਸਣਕੂਸਚਾਧਣੀ॥੩॥ਪਉੜੀ॥ ॥ਨਿਰਭਉਨਾਮੁਵਿਸਾਰਿ
ਆਨਾਲਿਮਾਇਆਰਚਾ॥ਆਵੈਜਾਇਭਵਾਈਐਬਹੁਜੋਨੀਨਚਾ॥ਬਚਨੁਕ

ਰੈਤੈ ਖਿਸਕਿ ਜਾਇ ਬੋਲੇ ਸਭੁ ਕਿਛੁ ਤਿਸ ਚਾ ॥ ਅੰਦਰੁ ਥੋਥਾ ਕੂੜਿਆਰ ਕੂੜੀ ਸਭ ਖਪਾ ॥
ਵੈਰੁ ਕਰੇਨਿ ਨਿਰਵੈਰ ਨਾਲਿ ਧ੍ਰੋਹਿ ਮੁਠੇ ਲਾਲਚਾ ॥ ਮਾਰਿਆ ਸਚੈ ਪਾਤਿਸਾਹਿ ਵੇਖਿ ਧੁਰਿ ਕ-
ਰਮਚਾ ॥ ਜਮਦੂਤੀ ਹੈ ਹੇਰਿਆ ਦੁਖ ਹੀ ਮਹਿ ਪਚਾ ॥ ਹੋਆ ਤਪਾਵਸੁ ਧਰਮ ਕਾ ਨਾਨਕ
ਦਰਿ ਸਚਾ ॥੧੫॥ ਡਖਣੇ ਮਃ ੫ ॥ ਪਰਭਾਤੇ ਪ੍ਰਭ ਨਾਮੁ ਜਪਿ ਗੁਰ ਕੇ ਚਰਣ ਧਿ-
ਆਇ ॥ ਜਨਮ ਮਰਣ ਮਲੁ ਉਤਰੈ ਸਚੇ ਕੇ ਗੁਣ ਗਾਇ ॥੧॥ ਮਃ ੫ ॥ ਦੇਹ ਅੰਧਾਰੀ
ਅੰਧੁ ਸੁੰਞੀ ਨਾਮ ਵਿਹੂਣੀਆ ॥ ਨਾਨਕ ਸਫਲ ਜਨੰਮੁ ਜੈ ਘਟਿ ਵੁਠਾ ਸਚੁ ਧਣੀ ॥
੨॥ ਮਃ ੫ ॥ ਲੋਇਣ ਲੋਈ ਡਿਠ ਪਿਆਸ ਨ ਬੁਝੈ ਮੂ ਘਣੀ ॥ ਨਾਨਕ ਸੇ ਅਖੜੀਆ
ਬਿਅੰਨਿ ਜਿਨੀ ਡਿਸੰਦੋ ਮਾ ਪਿਰੀ ॥੩॥ ਪਉੜੀ ॥ ਜਿਨਿ ਜਨਿ ਗੁਰਮੁਖਿ ਸੇ-
ਵਿਆ ਤਿਨਿ ਸਭਿ ਸੁਖ ਪਾਈ ॥ ਓਹੁ ਆਪਿ ਤਰਿਆ ਕੁਟੰਬ ਸਿਉ ਸਭੁ ਜਗਤੁ ਤ-
ਰਾਈ ॥ ਓਨਿ ਹਰਿ ਨਾਮਾ ਧਨੁ ਸੰਚਿਆ ਸਭ ਤਿਖਾ ਬੁਝਾਈ ॥ ਓਨਿ ਛਡੇ ਲਾਲਚ ਦੁ-
ਨੀ ਕੇ ਅੰਤਰਿ ਲਿਵ ਲਾਈ ॥ ਓਸੁ ਸਦਾ ਸਦਾ ਘਰਿ ਅਨੰਦੁ ਹੈ ਹਰਿ ਸਖਾ ਸਹਾਈ ॥
ਓਨਿ ਵੈਰੀ ਮਿਤ੍ਰ ਸਮ ਕੀਤਿਆ ਸਭ ਨਾਲਿ ਸੁਭਾਈ ॥ ਹੋਆ ਓਹੀ ਅਲੁ ਜਗ ਮ-
ਹਿ ਗੁਰ ਗਿਆਨੁ ਜਪਾਈ ॥ ਪੂਰਬਿ ਲਿਖਿਆ ਪਾਇਆ ਹਰਿ ਸਿਉ ਬਣਿ ਆਈ
॥੧੬॥ ਡਖਣੇ ਮਃ ੫ ॥ ਸਚੁ ਸੁਹਾਵਾ ਕਾਢੀਐ ਕੂੜੈ ਕੂੜੀ ਸੋਇ ॥ ਨਾਨਕ ਵਿ-
ਰਲੇ ਜਾਣੀਅਹਿ ਜਿਨ ਸਚੁ ਪਲੈ ਹੋਇ ॥੧॥ ਮਃ ੫ ॥ ਸਜਣ ਮੁਖੁ ਅਨੂਪੁ ਅਠੇ
ਪਹਰ ਨਿਹਾਲਸਾ ॥ ਸੁਤੜੀ ਸੋ ਸਹੁ ਡਿਠੁ ਤੈ ਸੁਪਨੇ ਹਉ ਖੰਨੀਐ ॥੨॥ ਮਃ ੫ ॥ ਸਜ-
ਣ ਸਚੁ ਪਰਖਿ ਮੁਖਿ ਅਲਾਵਣੁ ਥੋਥਰਾ ॥ ਮੰਨ ਮਝਾਹੂ ਲਖਿ ਤੁਧਹੁ ਦੂਰਿ ਨ ਸੁ ਪਿ-
ਰੀ ॥੩॥ ਪਉੜੀ ॥ ਧਰਤਿ ਆਕਾਸੁ ਪਾਤਾਲੁ ਹੈ ਚੰਦੁ ਸੂਰੁ ਬਿਨਾਸੀ ॥ ਬਾ-
ਦਿਸਾਹ ਸਾਹ ਉਮਰਾਵ ਖਾਨ ਢਾਹਿ ਡੇਰੇ ਜਾਸੀ ॥ ਰੰਗ ਤੁੰਗ ਗਰੀਬ ਮਸਤ ਸਭੁ ਲੋ-
ਕੁ ਸਿਧਾਸੀ ॥ ਕਾਜੀ ਸੇਖ ਮਸਾਇਕਾ ਸਭੇ ਉਠਿ ਜਾਸੀ ॥ ਪੀਰ ਪੈਕਾਬਰ ਅਉਲੀ-
ਏ ਕੋ ਥਿਰੁ ਨ ਰਹਾਸੀ ॥ ਰੋਜਾ ਬਾਗ ਨਿਵਾਜ ਕਤੇਬ ਵਿਣੁ ਬੁਝੇ ਸਭ ਜਾਸੀ ॥ ਲਖ
ਚਉਰਾਸੀਹ ਮੇਦਨੀ ਸਭ ਆਵੈ ਜਾਸੀ ॥ ਨਿਹਚਲੁ ਸਚੁ ਖੁਦਾਇ ਏਕੁ ਖੁਦਾਇ ਬੰਦਾ
ਅਬਿਨਾਸੀ ॥੧੭॥ ਡਖਣੇ ਮਃ ੫ ॥ ਡਿਠੀ ਹਭ ਢੰਢੋਲਿ ਹਿਕਸੁ ਬਾਝੁ ਨ ਕੋ-

ਇ ॥ ਆਉ ਸਜਣ ਤੂ ਮੁਖਿ ਲਗੁ ਮੇਰਾ ਤਨੁ ਮਨੁ ਠੰਢਾ ਹੋਇ ॥੧॥ ਮਃ ੫ ॥ ਆਸਕੁ ਆਸ- ੫੬੬
ਬਾਹਰਾ ਮੂ ਮਨਿ ਵਡੀ ਆਸ ॥ ਆਸ ਨਿਰਾਸਾ ਹਿਕੁ ਤੂ ਹਉ ਬਲਿ ਬਲਿ ਬਲਿ ਗਈ-
ਆਸੁ ॥੨॥ ਮਃ ੫ ॥ ਵਿਛੋੜਾ ਸੁਣੇ ਡੁਖੁ ਵਿਣੁ ਡਿਠੇ ਮਰਿਓਦਿ ॥ ਬਾਝੁ ਪਿਆਰੇ ਆ-
ਪਣੇ ਬਿਰਹੀ ਨਾ ਧੀਰੋਦਿ ॥੩॥ ਪਉੜੀ ॥ ਤਟ ਤੀਰਥ ਦੇਵ ਦੇਵਾਲਿਆ ਕੇ-
ਦਾਰੁ ਮਥੁਰਾ ਕਾਸੀ ॥ ਕੋਟਿ ਤੇਤੀਸਾ ਦੇਵਤੇ ਸਣੁ ਇੰਦ੍ਰੈ ਜਾਸੀ ॥ ਸਿਮ੍ਰਿਤਿ ਸਾਸਤ੍ਰ ਬੇ-
ਦ ਚਾਰਿ ਖਟੁ ਦਰਸ ਸਮਾਸੀ ॥ ਪੋਥੀ ਪੰਡਿਤ ਗੀਤ ਕਵਿਤ ਕਵਤੇ ਭੀ ਜਾਸੀ ॥ ਜਤੀ
ਸਤੀ ਸੰਨਿਆਸੀਆ ਸਭਿ ਕਾਲੈ ਵਾਸੀ ॥ ਮੁਨਿ ਜੋਗੀ ਦਿਗੰਬਰਾ ਜਮੈ ਸਣੁ ਜਾਸੀ
॥ ਜੋ ਦੀਸੈ ਸੋ ਵਿਣਸਣਾ ਸਭ ਬਿਨਸਿ ਬਿਨਾਸੀ ॥ ਥਿਰੁ ਪਾਰਬ੍ਰਹਮੁ ਪਰਮੇਸਰੋ ਸੇ-
ਵਕੁ ਥਿਰੁ ਹੋਸੀ ॥੧੮॥ ਸਲੋਕ ਡਖਣੇ ਮਃ ੫ ॥ ਸੈ ਨੰਗੇ ਨਹ ਨੰਗ ਭੁਖੇ ਲਖ
ਨ ਭੁਖਿਆ ॥ ਡੁਖੇ ਕੋੜਿ ਨ ਡੁਖ ਨਾਨਕ ਪਿਰੀ ਪਿਖੰਦੋ ਸੁਭ ਦਿਸਟਿ ॥੧॥ ਮਃ ੫ ॥
ਸੁਖ ਸਮੂਹਾ ਭੋਗ ਭੂਮਿ ਸਬਾਈ ਕੋ ਧਣੀ ॥ ਨਾਨਕ ਹਭੋ ਰੋਗੁ ਮਿਰਤਕ ਨਾਮ ਵਿਹੂਣਿ-
ਆ ॥੨॥ ਮਃ ੫ ॥ ਹਿਕਸ ਕੂੰ ਤੂ ਆਹਿ ਪਛਾਣੂ ਭੀ ਹਿਕੁ ਕਰਿ ॥ ਨਾਨਕ ਆਸੜੀ ਨਿਬਾ-
ਹਿ ਮਾਨੁਖ ਪਰਥਾਈ ਲਜੀਵਦੋ ॥੩॥ ਪਉੜੀ ॥ ਨਿਹਚਲੁ ਏਕੁ ਨਰਾਇਣੋ
ਹਰਿ ਅਗਮ ਅਗਾਧਾ ॥ ਨਿਹਚਲੁ ਨਾਮੁ ਨਿਧਾਨੁ ਹੈ ਜਿਸੁ ਸਿਮਰਤ ਹਰਿ ਲਾਧਾ ॥
ਨਿਹਚਲੁ ਕੀਰਤਨੁ ਗੁਣ ਗੋਬਿੰਦ ਗੁਰਮੁਖਿ ਗਾਵਾਧਾ ॥ ਸਚੁ ਧਰਮੁ ਤਪੁ ਨਿਹਚਲੋ
ਦਿਨੁ ਰੈਨਿ ਅਰਾਧਾ ॥ ਦਇਆ ਧਰਮੁ ਤਪੁ ਨਿਹਚਲੋ ਜਿਸੁ ਕਰਮਿ ਲਿਖਾਧਾ ॥ ਨਿ-
ਹਚਲੁ ਮਸਤਕਿ ਲੇਖੁ ਲਿਖਿਆ ਸੋ ਟਲੈ ਨ ਟਲਾਧਾ ॥ ਨਿਹਚਲੁ ਸੰਗਤਿ ਸਾਧ
ਜਨ ਬਚਨ ਨਿਹਚਲੁ ਗੁਰ ਸਾਧਾ ॥ ਜਿਨ ਕਉ ਪੂਰਬਿ ਲਿਖਿਆ ਤਿਨ ਸਦਾ ਸਦ
ਆਰਾਧਾ ॥੧੯॥ ਸਲੋਕ ਡਖਣੇ ਮਃ ੫ ॥ ਜੋ ਡੁਬੰਦੋ ਆਪਿ ਸੋ ਤਰਾਏ ਕਿਨ
ਖੇ ॥ ਤਾਰੇਦੜੋ ਭੀ ਤਾਰਿ ਨਾਨਕ ਪਿਰ ਸਿਉ ਰਤਿਆ ॥੧॥ ਮਃ ੫ ॥ ਜਿਥੈ ਕੋਇ ਕਥੰ-
ਨਿ ਨਾਉ ਸੁਣੰਦੋ ਮਾ ਪਿਰੀ ॥ ਮੂੰਜੁ ਚਲਾਊਂ ਤਥਿ ਨਾਨਕ ਪਿਰੀ ਪਸੰਦੋ ਹਰਿਓ ਥੀਓਸਿ
॥੨॥ ਮਃ ੫ ॥ ਮੇਰੀ ਮੇਰੀ ਕਿਆ ਕਰਹਿ ਪੁਤ੍ਰ ਕਲਤ੍ਰ ਸਨੇਹ ॥ ਨਾਨਕ ਨਾਮ ਵਿਹੂਣੀ-
ਆ ਨਿਮੁਣੀਆਦੀ ਦੇਹ ॥੩॥ ਪਉੜੀ ॥ ਨੈਨੀ ਦੇਖਉ ਗੁਰ ਦਰਸਨੋ ਗੁਰ ਚ-

ਰਣੀਮਥਾ॥ਪੈਰੀਮਾਰਗਿਗੁਰਚਲਦਾਪਖਾਫੇਰੀਹਥਾ॥ਅਕਾਲਮੂਰਤਿਰਿਦੈਧਿ
ਆਇਦਾਦਿਨੁਰੈਣਿਜਪੰਥਾ॥ਮੈਛਡਿਆਸਗਲਅਪਾਇਣੋਭਰਵਾਸੈਗੁਰਸਮ
ਰਥਾ॥ਗੁਰਿਬਖਸਿਆਨਾਮੁਨਿਧਾਨੁਸਭੋਦੁਖੁਲਥਾ॥ਭੋਗਹੁਭੁੰਚਹੁਭਾਈਹੋਪ
ਲੈਨਾਮੁਅਗਥਾ॥ਨਾਮੁਦਾਨੁਇਸਨਾਨੁਦਿੜੁਸਦਾਕਰਹੁਗੁਰਕਥਾ॥ਸਹਜੁਭਇ
ਆਪ੍ਰਭੁਪਾਇਆਜਮਕਾਭਉਲਥਾ॥੨੦॥ਸਲੋਕਡਖਣੇਮਃ੫ ॥ਲਗੜੀ
ਆਪਿਰੀਅੰਨਿਪੇਖੰਦੀਆਨਾਤਿਪੀਆ॥ਹਭਮਝਾਹੂਸੋਧਣੀਬਿਆਨਡਿਠੋਕੋ
ਇ॥੧॥ਮਃ੫॥ਕਥੜੀਆਸੰਤਾਹਤੇਸੁਖਾਊਪੰਧੀਆ॥ਨਾਨਕਲਧੜੀਆਤਿ
ਨਾਹਜਿਨਾਭਾਗੁਮਥਾਹੜੈ॥੨॥ਮਃ੫॥ਡੂੰਗਰਿਜਲਾਥਲਾਭੂਮਿਬਨਾਫਲ
ਦਰਾ॥ਪਾਤਾਲਾਆਕਾਸਪੂਰਨੁਹਭਘਟਾ॥ਨਾਨਕਪੇਖਿਜੀਓਇਕਤੁਸੂਤਿਪਰੋ
ਤੀਆ॥੩॥ਪਉੜੀ॥ ॥ਹਰਿਜੀਮਾਤਾਹਰਿਜੀਪਿਤਾਹਰਿਜੀਉਪ੍ਰਤਿਪਾਲ
ਕਾ॥ਹਰਿਜੀਮੇਰੀਸਾਰਕਰੇਹਮਹਰਿਕੇਬਾਲਕਾ॥ਸਹਜੇਸਹਜਿਖਿਲਾਇਦਾਨ
ਕਰਦਾਆਲਕਾ॥ਅਉਗਣੁਕੋਨਚਿਤਾਰਦਾਗਲਿਸੇਤੀਲਾਇਕਾ॥ਮੁਹਿਮੰ
ਸੋਈਦੇਵਦਾਹਰਿਪਿਤਾਸੁਖਦਾਇਕਾ॥ਗਿਆਨੁਰਾਸਿਨਾਮੁਧਨੁਸਉਪਿਓਨੁਇ
ਸਉਦੇਲਾਇਕਾ॥ਸਾਝੀਗੁਰਨਾਲਿਬਹਾਲਿਆਸਰਬਸੁਖਪਾਇਕਾ॥ਮੈਨਾਲ
ਹੁਕਦੇਨਵਿਛੁੜੈਹਰਿਪਿਤਾਸਭਨਾਗਲਾਲਾਇਕਾ॥੨੧॥ਸਲੋਕਡਖਣੇ
੫ ॥ਨਾਨਕਕਚੜਿਆਸਿਉਤੋੜਿਢੂਢਿਸਜਣਸੰਤਪਕਿਆ॥ਓਇਜੀ
ਵੰਦੇਵਿਛੁੜਹਿਓਇਮੁਇਆਨਜਾਹੀਛੋੜਿ॥੧॥ਮਃ੫॥ਨਾਨਕਬਿਜੁਲੀਆ
ਚਮਕੰਨਿਘੁਰਨਿਘਟਾਅਤਿਕਾਲੀਆ॥ਬਰਸਨਿਮੇਘਅਪਾਰਨਾਨਕਸੰਗ
ਪਿਰੀਸੁਹੰਦੀਆ॥੨॥ਮਃ੫॥ਜਲਥਲਨੀਰਿਭਰੇਸੀਤਲਪਵਣਝੁਲਾਰਦੇ
ਸੇਜੜੀਆਸੋਇੰਨਹੀਰੇਲਾਲਜੜੰਦੀਆ॥ਸੁਭਰਕਪੜਭੋਗਨਾਨਕਪਿਰੀ
ਵਿਹੂਣੀਤਤੀਆ॥੩॥ਪਉੜੀ॥ ॥ਕਾਰਣੁਕਰਤੈਜੋਕੀਆਸੋਈਹੈਕਰਣਾ
ਜੇਸਉਧਾਵਹਿਪ੍ਰਾਣੀਆਪਾਵਹਿਧੁਰਿਲਹਣਾ॥ਬਿਨੁਕਰਮਾਕਿਛੂਨਲਭ
ਈਜੇਫਿਰਹਿਸਭਧਰਣਾ॥ਗੁਰਮਿਲਿਭਉਗੋਵਿੰਦਕਾਭੈਡਰੁਦੂਰਿਕਰਣਾ॥

ਭੈਤੇਬੈਰਾਗੁਊਪਜੈਹਰਿਖੋਜਤਫਿਰਣਾ॥ਖੋਜਤਖੋਜਤਸਹਜੁਉਪਜਿਆਫਿ
ਰਿਜਨਮਿਨਮਰਣਾ॥ਹਿਆਇਕਮਾਇਧਿਆਇਆਪਾਇਆਸਾਧਸਰਣਾ॥ ੫੬੧
ਬੋਹਿਥੁਨਾਨਕਦੇਉਗੁਰੁਜਿਸੁਹਰਿਚੜਾਏਤਿਸੁਭਉਜਲੁਤਰਣਾ॥੨੨॥ਸ
ਲੋਕਮਃ੫ ॥ਪਹਿਲਾਮਰਣੁਕਬੂਲਿਜੀਵਣਕੀਛਡਿਆਸ॥ਹੋਹੁਸਭਨ
ਕੀਰੇਣੁਕਾਤਉਆਉਹਮਾਰੈਪਾਸਿ॥੧॥ਮਃ੫॥ਮੁਆਜੀਵੰਦਾਪੇਖੁਜੀਵੰਦੇਮਰਿ
ਜਾਨਿ॥ਜਿਨਾਮੁਹਬਤਿਇਕਸਿਉਤੇਮਾਣਸਪਰਧਾਨ॥੨॥ਮਃ੫॥ਜਿਸੁਮਨਿ
ਵਸੈਪਾਰਬ੍ਰਹਮੁਨਿਕਟਿਨਆਵੈਪੀਰਾ॥ਭੁਖਤਿਖਤਿਸੁਨਵਿਆਪਈਜਮੁਨਹਿ
ਆਵੈਨੀਰਾ॥੩॥ਪਉੜੀ॥ ॥ਕੀਮਤਿਕਹਣੁਨਜਾਈਐਸਚੁਸਾਹਅਡੋਲੇ
॥ਸਿਧਸਾਧਿਕਗਿਆਨੀਧਿਆਨੀਆਕਉਣੁਤੁਧੁਨੋਤੋਲੇ॥ਭੰਨਣਘੜਣ
ਸਮਰਥੁਹੈਓਪਤਿਸਭਪਰਲੋ॥ਕਰਣਕਾਰਣਸਮਰਥੁਹੈਘਟਿਘਟਿਸਭਬੋ
ਲੇ॥ਰਿਜਕੁਸਮਾਹੇਸਭਸੈਕਿਆਮਾਣਸੁਡੋਲੇ॥ਗਹਿਰਗੰਭੀਰੁਅਥਾਹੁਤੂ
ਗੁਣਗਿਆਨਅਮੋਲੇ॥ਸੋਈਕੰਮੁਕਮਾਵਣਾਕੀਆਧੁਰਿਮਉਲੇ॥ਤੁਧਹੁਬਾਹ
ਰਿਕਿਛੁਨਹੀਨਾਨਕੁਗੁਣਬੋਲੇ॥੨੩॥੧॥੨॥

ਰਾਗੁਮਾਰੂਬਾਣੀਕਬੀਰਜੀਉਕੀ॥ ੴਸਤਿਗੁਰਪ੍ਰਸਾਦਿ॥

ਪਡੀਆਕਵਨਕੁਮਤਿਤੁਮਲਾਗੇ॥ਬੂਡਹੁਗੇਪਰਵਾਰਸਕਲਸਿਉਰਾਮੁਨਜਪਹੁ
ਅਭਾਗੇ॥੧॥ਰਹਾਉ॥ਬੇਦਪੁਰਾਨਪੜੇਕਾਕਿਆਗੁਨੁਖਰਚੰਦਨਜਸਭਾਰਾ॥ਰਾ
ਮਨਾਮਕੀਗਤਿਨਹੀਜਾਨੀਕੈਸੇਉਤਰਸਿਪਾਰਾ॥੧॥ਜੀਅਬਧਹੁਸੁਧਰਮੁਕਰਿਥ
ਪਹੁਅਧਰਮੁਕਹਹੁਕਤਭਾਈ॥ਆਪਸਕਉਮੁਨਿਵਰਕਰਿਥਾਪਹੁਕਾਕਉਕਹਹੁ
ਕਸਾਈ॥੨॥ਮਨਕੇਅੰਧੇਆਪਿਨਬੂਝਹੁਕਾਹਿਬੁਝਾਵਹੁਭਾਈ॥ਮਾਇਆ
ਕਾਰਨਬਿਦਿਆਬੇਚਹੁਜਨਮੁਅਬਿਰਥਾਜਾਈ॥੩॥ਨਾਰਦਬਚਨਬਿਆਸੁ
ਕਹਤਹੈਸੁਕਕਉਪੂਛਹੁਜਾਈ॥ਕਹਿਕਬੀਰਰਾਮੈਰਮਿਛੂਟਹੁਨਾਹਿਤਬੂਡੇਭਾਈ
॥੪॥੧॥ ॥ਬਨਹਿਬਸੇਕਿਉਪਾਈਐਜਉਲਉਮਨਹੁਨਤਜਹਿਬਿਕਾਰ

॥ਜਿਹਘਰੁਬਨੁਸਮਸਰਿਕੀਆਤੇਪੂਰੇਸੰਸਾਰਾ॥੧॥ਸਾਰਸੁਖੁਪਾਈਐਰਾਮਾਰੰ
ਗਿਰਵਹੁਆਤਮੈਰਾਮਾ॥੧॥ਰਹਾਉ॥ਜਟਾਭਸਮਲੇਪਨਕੀਆਕਹਾਗੁਫਾਮੈ
ਬਾਸੁ॥ਮਨੁਜੀਤੇਜਗੁਜੀਤਿਆਜਾਤੇਬਿਖਿਆਤੇਹੋਇਉਦਾਸੁ॥੨॥ਅੰਜਨੁ
ਦੇਇਸਭੈਕੋਈਟੁਕੁਚਾਹਨਮਾਹਿਬਿਡਾਨੁ॥ਗਿਆਨਅੰਜਨੁਜਿਹਪਾਇਆਤੇ
ਲੋਇਨਪਰਵਾਨੁ॥੩॥ਕਹਿਕਬੀਰਅਬਜਾਨਿਆਗੁਰਿਗਿਆਨੁਦੀਆਸਮਝਾ
ਇ॥ਅੰਤਰਗਤਿਹਰਿਭੇਟਿਆਅਬਮੇਰਾਮਨੁਕਤਹੂਨਜਾਇ॥੪॥੨॥
ਰਿਧਿਸਿਧਿਜਾਕਉਫੁਰੀਤਬਕਾਹੂਸਿਉਕਿਆਕਾਜ॥ਤੇਰੇਕਹਨੇਕੀਗਤਿਕਿ
ਆਕਹਉਮੈਬੋਲਤਹੀਬਡਲਾਜ॥੧॥ਰਾਮੁਜਿਹਪਾਇਆਰਾਮ॥ਤੇਭਵਹਿ
ਬਾਰੇਬਾਰ॥੧॥ਰਹਾਉ॥ਝੂਠਾਜਗੁਡਹਕੈਘਨਾਦਿਨਦੁਇਬਰਤਨਕੀਆਸ॥
ਰਾਮਉਦਕੁਜਿਹਜਨਪੀਆਤਿਹਿਬਹੁਰਿਨਭਈਪਿਆਸ॥੨॥ਗੁਰਪ੍ਰਸਾਦਿ
ਜਿਹਬੂਝਿਆਆਸਾਤੇਭਇਆਨਿਰਾਸੁ॥ਸਭੁਸਚੁਨਦਰੀਆਇਆਜਉਆ
ਤਮਭਇਆਉਦਾਸੁ॥੩॥ਰਾਮਨਾਮਰਸੁਚਾਖਿਆਹਰਿਨਾਮਾਹਰਿਤਾਰਿ॥ਕਹੁ
ਕਬੀਰਕੰਚਨੁਭਇਆਭ੍ਰਮੁਗਇਆਸਮੁਦ੍ਰੈਪਾਰਿ॥੪॥੩॥
ਉਦਕਸਮੁੰਦਸਲਲਕੀਸਾਖਿਆਨਦੀਤਰੰਗਸਮਾਵਹਿਗੇ॥ਸੁੰਨਹਿਸੁੰਨੁਮਿਲਿ
ਆਸਮਦਰਸੀਪਵਨਰੂਪਹੋਇਜਾਵਹਿਗੇ॥੧॥ਬਹੁਰਿਹਮਕਾਹੇਆਵਹਿਗੇ॥
ਆਵਨਜਾਨਾਹੁਕਮੁਤਿਸੈਕਾਹੁਕਮੈਬੁਝਿਸਮਾਵਹਿਗੇ॥੧॥ਰਹਾਉ॥ਜਬਚੂਕੈ
ਪੰਚਧਾਤੁਕੀਰਚਨਾਐਸੇਭਰਮੁਚੁਕਾਵਹਿਗੇ॥ਦਰਸਨੁਛੋਡਿਭਏਸਮਦਰਸੀ
ਏਕੋਨਾਮੁਧਿਆਵਹਿਗੇ॥੨॥ਜਿਤਹਮਲਾਏਤਿਤਹੀਲਾਗੇਤੈਸੇਕਰਮਕਮਾਵਹਿ
ਗੇ॥ਹਰਿਜੀਕ੍ਰਿਪਾਕਰੇਜਉਅਪਨੀਤੌਗੁਰਕੇਸਬਦਿਸਮਾਵਹਿਗੇ॥੩॥ਜੀਵਤ
ਮਰਹੁਮਰਹੁਫੁਨਿਜੀਵਹੁਪੁਨਰਪਿਜਨਮੁਨਹੋਈ॥ਕਹੁਕਬੀਰਜੋਨਾਮਿਸਮਾਨੇਸੁੰਨ
ਰਹਿਆਲਿਵਸੋਈ॥੪॥੪॥ ॥ਜਉਤੁਮਮੋਕਉਦੂਰਿਕਰਤਹਉਤਉਤੁਮ
ਮੁਕਤਿਬਤਾਵਹੁ॥ਏਕਅਨੇਕਹੋਇਰਹਿਓਸਗਲਮਹਿਅਬਕੈਸੇਭਰਮਾਵਹੁ॥
੧॥ਰਾਮਮੋਕਉਤਾਰਿਕਹਾਂਲੈਜਈਹੈ॥ਸੋਧਉਮੁਕਤਿਕਹਾਦੇਉਕੈਸੀਕਰਿਪ੍ਰਸ

ਾਦੁਮੋਹਿਪਾਈਹੈ॥੧॥ਰਹਾਉ॥ਤਾਰਨਤਰਨੁਤਬੈਲਗੁਕਹੀਐਜਬਲਗੁਤਤੁ
ਨਜਾਨਿਆ॥ਅਬਤਉਬਿਮਲਭਏਘਟਹੀਮਹਿਕਹਿਕਬੀਰਮਨੁਮਾਨਿਆ
॥੨॥੫॥ ॥ਜਿਨਿਗੜਕੋਟਕੀਏਕੰਚਨਕੇਛੋਡਿਗਇਆਸੋਰਾਵਨੁ॥੧॥
ਕਾਹੇਕੀਜਤੁਹੈਮਨਿਭਾਵਨੁ॥ਜਬਜਮੁਆਇਕੇਸਤੇਪਕਰੈਤਹਹਰਿਕੋਨਾਮੁਛ
ਡਾਵਨ॥੧॥ਰਹਾਉ॥ਕਾਲੁਅਕਾਲੁਖਸਮਕਾਕੀਨਾਇਹੁਪਰਪੰਚੁਬਧਾਵਨੁ
॥ਕਹਿਕਬੀਰਤੇਅੰਤੇਮੁਕਤੇਜਿਨਹਿਰਦੈਰਾਮਰਸਾਇਨੁ॥੨॥੬॥
ਦੇਹੀਗਾਵਾਜੀਉਧਰਮਹਤਉਬਸਹਿਪੰਚਕਿਰਸਾਨਾ॥ਨੈਨੂਨਕਟੂਸ੍ਰਵਨੂਰਸਪ
ਤਿਇੰਦ੍ਰੀਕਹਿਆਨਮਾਨਾ॥੧॥ਬਾਬਾਅਬਨਬਸਉਇਹੁਗਾਉ॥ਘਰੀਘਰੀਕਾ
ਲੇਖਾਮਾਗੈਕਾਇਥੁਚੇਤੂਨਾਉ॥੧॥ਰਹਾਉ॥ਧਰਮਰਾਇਜਬਲੇਖਾਮਾਗੈਬਾਕੀ
ਨਿਕਸੀਭਾਰੀ॥ਪੰਚਕ੍ਰਿਸਾਨਵਾਭਾਗਿਗਏਲੈਬਾਧਿਉਜੀਉਦਰਬਾਰੀ॥੨॥
ਕਹੈਕਬੀਰਸੁਨਹੁਰੇਸੰਤਹੁਖੇਤਹੀਕਰਹੁਨਿਬੇਰਾ॥ਅਬਕੀਬਾਰਬਖਸਿਬੰਦੇਕ
ਉਬਹੁਰਿਨਭਉਜਲਿਫੇਰਾ॥੩॥੭॥

ਰਾਗੁਮਾਰੂਬਾਣੀਕਬੀਰਜੀਉਕੀ॥ ੧ੴਸਤਿਗੁਰਪ੍ਰਸਾਦਿ॥

ਅਨਭਉਕਿਨੈਨਦੇਖਿਆਬੈਰਾਗੀਅੜੇ॥ਬਿਨੁਭੈਅਨਭਉਹੋਇਵਣਾਹੰਬੈ
॥੧॥ਸਹੁਹਦੂਰਿਦੇਖੈਤਾਂਭਉਪਵੈਬੈਰਾਗੀਅੜੇ॥ਹੁਕਮੈਬੂਝੈਤਨਿਰਭਉਹੋਇ
ਵਣਾਹੰਬੈ॥੨॥ਹਰਿਪਾਖੰਡੁਨਕੀਜਈਬੈਰਾਗੀਅੜੇ॥ਪਾਖੰਡਿਰਤਾਸਭੁਲੋਕ
ਵਣਾਹੰਬੈ॥੩॥ਤ੍ਰਿਸਨਾਪਾਸੁਨਛੋਡਈਬੈਰਾਗੀਅੜੇ॥ਮਮਤਾਜਾਲਿਆਪਿੰਡੁ
ਵਣਾਹੰਬੈ॥੪॥ਚਿੰਤਾਜਾਲਿਤਨੁਜਾਲਿਆਬੈਰਾਗੀਅੜੇ॥ਜੇਮਨੁਮਿਰਤਕੁਹੋ
ਇਵਣਾਹੰਬੈ॥੫॥ਸਤਿਗੁਰਬਿਨੁਬੈਰਾਗੁਨਹੋਵਈਬੈਰਾਗੀਅੜੇ॥ਜੇਲੋਚੈਸਭੁ
ਕੋਇਵਣਾਹੰਬੈ॥੬॥ਕਰਮੁਹੋਵੈਸਤਿਗੁਰੁਮਿਲੈਬੈਰਾਗੀਅੜੇ॥ਸਹਜੇਪਾਵੈਸ
ਇਵਣਾਹੰਬੈ॥੭॥ਕਹੁਕਬੀਰਇਕਬੇਨਤੀਬੈਰਾਗੀਅੜੇ॥ਮੋਕਉਭਉਜਲੁ
ਪਾਰਿਉਤਾਰਿਵਣਾਹੰਬੈ॥੮॥੧॥੮॥ ॥ਰਾਜਨਕਉਨੁਤੁਮਾਰੈਆਵੈ॥
ਐਸੋਭਾਉਬਿਦਰਕੋਦੇਖਿਓਓਹੁਗਰੀਬੁਮੋਹਿਭਾਵੈ॥੧॥ਰਹਾਉ॥ਹਸਤੀਦੇਖਿ

ਭ੍ਰਮਤੇਭੂਲਾਸੀਭਗਵਾਨੁਨਜਾਨਿਆ॥ਤੁਮਰੋਦੂਧੁਬਿਦਰਕੋਪਾਨ੍ਹੋਅੰਮ੍ਰਿਤੁਕ
ਰਿਮੈਮਾਨਿਆ॥੧॥ਖੀਰਸਮਾਨਿਸਾਗੁਮੈਪਾਇਆਗੁਨਗਾਵਤਰੈਨਿਬਿਹਾਨੀ
॥ਕਬੀਰਕੋਠਾਕੁਰੁਅਨਦਬਿਨੋਦੀਜਾਤਿਨਕਾਹੂਕੀਮਾਨੀ॥੨॥੯॥
ਸਲੋਕਕਬੀਰ॥ ਗਗਨਿਦਮਾਮਾਬਾਜਿਓਪਰਿਓਨੀਸਾਨੈਘਾਉ॥ਖੇਤੁਜੁ
ਮਾਂਡਿਓਸੂਰਮਾਅਬਜੂਝਨਕੋਦਾਉ॥੧॥ਸੂਰਾਸੋਪਹਿਚਾਨੀਐਜੁਲਰੈਦੀਨਕੇ
ਹੇਤ॥ਪੁਰਜਾਪੁਰਜਾਕਟਿਮਰੈਕਬਹੂਨਛਾਡੈਖੇਤੁ॥੨॥੨॥
ਰਾਗੁਮਾਰੂਬਾਣੀਨਾਮਦੇਉਜੀਕੀ॥ ੴ ਸਤਿਗੁਰਪ੍ਰਸਾਦਿ॥
ਚਾਰਿਮੁਕਤਿਚਾਰੈਸਿਧਿਮਿਲਿਕੈਦੂਲਹਪ੍ਰਭਕੀਸਰਨਿਪਰਿਓ॥ਮੁਕਤਿਭਇਓ
ਚਉਹੂੰਜੁਗਜਾਨਿਓਜਸੁਕੀਰਤਿਮਾਥੈਛਤ੍ਰੁਧਰਿਓ॥੧॥ਰਾਜਾਰਾਮਜਪਤਕੋ
ਕੋਨਤਰਿਓ॥ਗੁਰਉਪਦੇਸਿਸਾਧਕੀਸੰਗਤਿਭਗਤੁਭਗਤੁਤਾਕੋਨਾਮੁਪਰਿਓ
॥੧॥ਰਹਾਉ॥ਸੰਖਚਕ੍ਰਮਾਲਾਤਿਲਕੁਬਿਰਾਜਿਤਦੇਖਿਪ੍ਰਤਾਪੁਜਮੁਡਰਿਓ॥
ਨਿਰਭਉਭਏਰਾਮਬਲਗਰਜਿਤਜਨਮਮਰਨਸੰਤਾਪਹਿਰਿਓ॥੨॥ਅੰਬਰੀਕ
ਕਉਦੀਓਅਭੈਪਦੁਰਾਜੁਭਭੀਖਨਅਧਿਕਕਰਿਓ॥ਨਉਨਿਧਿਠਾਕੁਰਿਦਈਸੁ
ਦਾਮੈਧ੍ਰੂਅਅਟਲੁਅਜਹੂਨਟਰਿਓ॥੩॥ਭਗਤਿਹੇਤਿਮਾਰਿਓਹਰਨਾਖਸੁਨ
ਰਸਿੰਘਰੂਪਹੋਇਦੇਹਧਰਿਓ॥ਨਾਮਾਕਹੈਭਗਤਿਬਸਿਕੇਸਵਅਜਹੂੰਬਲਿਕੇ
ਦੁਆਰਖਰੋ॥੪॥੧॥ਮਾਰੂਕਬੀਰਜੀਉ॥ ਦੀਨੁਬਿਸਾਰਿਓਰੇਦਿਵਾ
ਨੇਦੀਨੁਬਿਸਾਰਿਓਰੇ॥ਪੇਟੁਭਰਿਓਪਸੂਆਜਿਉਸੋਇਓਮਨੁਖੁਜਨਮੁਹੈਹਾਰਿ
ਓ॥੧॥ਰਹਾਉ॥ਸਾਧਸੰਗਤਿਕਬਹੂਨਹੀਕੀਨੀਰਚਿਓਧੰਧੈਝੂਠ॥ਸੁਆਨਸੂ
ਕਰਬਾਇਸਜਿਵੈਭਟਕਤੁਚਾਲਿਓਊਠਿ॥੧॥ਆਪਸਕਉਦੀਰਘੁਕਰਿਜਾਨੈਅ
ਉਰਨਕਉਲਗਮਾਤ॥ਮਨਸਾਬਾਚਾਕਰਮਨਾਮੈਦੇਖੇਦੋਜਕਜਾਤ॥੨॥ਕਾਮੀਕ੍ਰੋਧੀ
ਚਾਤੁਰੀਬਾਜੀਗਰਬੇਕਾਮ॥ਨਿੰਦਾਕਰਤੇਜਨਮੁਸਿਰਾਨੋਕਬਹੂਨਸਿਮਰਿਓਰਾਮੁ
॥੩॥ਕਹਿਕਬੀਰਚੇਤੈਨਹੀਮੂਰਖੁਮੁਗਧੁਗਵਾਰੁ॥ਰਾਮੁਨਾਮੁਜਾਨਿਓਨਹੀਕੈ
ਸੇਉਤਰਸਿਪਾਰਿ॥੪॥੧॥

ਰਾਗੁਮਾਰੂਬਾਣੀਜੈਦੇਵਜੀਕੀ॥ ੴ ਸਤਿਗੁਰਪ੍ਰਸਾਦਿ॥
ਚੰਦਸਤਿਭੇਦਿਆਨਾਦਸਤਪੂਰਿਆਸੂਰਸਤਿਖੋੜਸਾਦਤੁਕੀਆ॥ਅਬਲਬ
ਲੁਤੋੜਿਆਅਚਲਚਲੁਥਪਿਆਅਘੜੁਘੜਿਆਤਹਾਅਪਿਉਪੀਆ॥੧॥
ਮਨਆਦਿਗੁਣਆਦਿਵਖਾਣਿਆ॥ਤੇਰੀਦੁਬਿਧਾਦ੍ਰਿਸਟਿਸੰਮਾਨਿਆ॥੧॥
ਰਹਾਉ॥ਅਰਧਿਕਉਅਰਧਿਆਸਰਧਿਕਉਸਰਧਿਆਸਲਲਕਉਸਲਲਿਸੰਮਾ
ਨਿਆਇਆ॥ਬਦਤਿਜੈਦੇਉਜੈਦੇਵਕਉਰੰਮਿਆਬ੍ਰਹਮੁਨਿਰਬਾਣੁਲਿਵਲੀਣੁ
ਪਾਇਆ॥੨॥੧॥ ਕਬੀਰੁ॥ ਰਾਮੁਸਿਮਰੁਪਛੁਤਾਹਿਗਾਮਨ॥ਪਾਪੀਜੀਅ
ਰਾਲੋਭੁਕਰਤੁਹੈਆਜੁਕਾਲਿਉਠਿਜਾਹਿਗਾ॥੧॥ਰਹਾਉ॥ਲਾਲਚਲਾਗੇਜਨਮੁ
ਗਵਾਇਆਮਾਇਆਭਰਮਭੁਲਾਹਿਗਾ॥ਧਨਜੋਬਨਕਾਗਰਬੁਨਕੀਜੈਕਾਗਦ
ਜਿਉਗਲਿਜਾਹਿਗਾ॥੧॥ਜਉਜਮੁਆਇਕੇਸਗਹਿਪਟਕੈਤਾਦਿਨਕਿਛੁਨਬ
ਸਾਹਿਗਾ॥ਸਿਮਰਨੁਭਜਨੁਦਇਆਨਹੀਕੀਨੀਤਉਮੁਖਿਚੋਟਾਖਾਹਿਗਾ॥੨॥ਧਰ
ਮਰਾਇਜਬਲੇਖਾਮਾਗੈਕਿਆਮੁਖੁਲੈਕੈਜਾਹਿਗਾ॥ਕਹਤੁਕਬੀਰੁਸੁਨਹੁਰੇਸੰਤਹੁਸਾ
ਧਸੰਗਤਿਤਰਿਜਾਂਹਿਗਾ॥੩॥੧॥
ਰਾਗੁਮਾਰੂਬਾਣੀਰਵਿਦਾਸਜੀਉਕੀ॥ ੴ ਸਤਿਗੁਰਪ੍ਰਸਾਦਿ॥
ਐਸੀਲਾਲਤੁਝਬਿਨੁਕਉਨੁਕਰੈ॥ਗਰੀਬਨਿਵਾਜੁਗੁਸਈਆਮੇਰਾਮਾਥੈਛਤ੍ਰੁਧ
ਰੈ॥੧॥ਰਹਾਉ॥ਜਾਕੀਛੋਤਿਜਗਤਕਉਲਾਗੈਤਾਪਰਤੁਹੀਢਰੈ॥ਨੀਚਹਊਚਕਰੈ
ਮੇਰਾਗੋਬਿੰਦੁਕਾਹੂਤੇਨਡਰੈ॥੧॥ਨਾਮਦੇਵਕਬੀਰੁਤਿਲੋਚਨੁਸਧਨਾਸੈਨੁਤਰੈ॥ਕਹਿਰ
ਵਿਦਾਸੁਸੁਨਹੁਰੇਸੰਤਹੁਹਰਿਜੀਉਤੇਸਭੈਸਰੈ॥੨॥੧॥ ਸੁਖਸਾਗਰਸੁਰਿਤਰੁ
ਚਿੰਤਾਮਨਿਕਾਮਧੇਨਬਸਿਜਾਕੇਰੇ॥ਚਾਰਿਪਦਾਰਥਅਸਟਮਹਾਸਿਧਿਨਵਨਿਧਿ
ਕਰਤਲਤਾਕੈ॥੧॥ਹਰਿਹਰਿਹਰਿਨਜਪਸਿਰਸਨਾ॥ਅਵਰਸਭਛਾਡਿਬਚਨਰ
ਚਨਾ॥੧॥ਰਹਾਉ॥ਨਾਨਾਖਿਆਨਪੁਰਾਨਬੇਦਬਿਧਿਚਉਤੀਸਅਛਰਮਾਹੀ॥ਬਿਆਸਬੀਚ
ਰਿਕਹਿਓਪਰਮਾਰਥੁਰਾਮਨਾਮਸਰਿਨਾਹੀ॥੨॥ਸਹਜਸਮਾਧਿਉਪਾਧਿਰਹਤਹੋਇਬਡੇ
ਭਾਗਿਲਿਵਲਾਗੀ॥ਕਹਿਰਵਿਦਾਸਉਦਾਸਦਾਸਮਤਿਜਨਮਮਰਨਭੈਭਾਗੀ॥੩॥੨॥੧੫॥

॥

ਤੁਖਾਰੀਛੰਤਮਹਲਾ ੧ ਬਾਰਹਮਾਹਾ॥ ੧ਓ ਸਤਿਗੁਰਪ੍ਰਸਾਦਿ॥
ਤੂਸੁਣਿਕਿਰਤਕਰੰਮਾਪੁਰਬਿਕਮਾਇਆ॥ਸਿਰਿਸਿਰਿਸੁਖਸਹੰਮਾਦੇਹਿਸੁਤੂਭਲਾ॥
ਹਰਿਰਚਨਾਤੇਰੀਕਿਆਗਤਿਮੇਰੀਹਰਿਬਿਨੁਘੜੀਨਜੀਵਾ॥ਪ੍ਰਿਅਬਾਝੁਦੁਹੇਲੀ
ਕੋਇਨਬੇਲੀਗੁਰਮੁਖਿਅੰਮ੍ਰਿਤੁਪੀਵਾਂ॥ਰਚਨਾਰਾਚਿਰਹੇਨਿਰੰਕਾਰੀਪ੍ਰਭਮਨਿਕਰਮ
ਸੁਕਰਮਾ॥ਨਾਨਕਪੰਥੁਨਿਹਾਲੇਸਾਧਨਤੂਸੁਣਿਆਤਮਰਾਮਾ॥੧॥ਬਾਬੀਹਾਪ੍ਰਿਉ
ਬੋਲੈਕੋਕਿਲਬਾਣੀਆ॥ਸਾਧਨਸਭਿਰਸਚੋਲੈਅੰਕਿਸਮਾਣੀਆ॥ਹਰਿਅੰਕਿ
ਸਮਾਣੀਜਾਪ੍ਰਭਭਾਣੀਸਾਸੋਹਾਗਣਿਨਾਰੇ॥ਨਵਘਰਥਾਪਿਮਹਲਘਰੁਊਚਉਨਿ
ਜਘਰਿਵਾਸੁਮੁਰਾਰੇ॥ਸਭਤੇਰੀਤੂਮੇਰਾਪ੍ਰੀਤਮੁਨਿਸਿਬਾਸੁਰਰੰਗਿਰਾਵੈ॥ਨਾਨਕਪ੍ਰਿਉ
ਪ੍ਰਿਉਚਵੈਬਬੀਹਾਕੋਕਿਲਸਬਦਿਸੁਹਾਵੈ॥੨॥ਤੂਸੁਣਿਹਰਿਰਸਭਿੰਨੇਪ੍ਰੀਤਮਆ
ਪਣੇ॥ਮਨਿਤਨਿਰਵਤਰਵੰਨੇਘੜੀਨਬੀਸਰੈ॥ਕਿਉਘੜੀਬਿਸਾਰੀਹਉਬਲਿਹਾ
ਰੀਹਉਜੀਵਾਗੁਣਗਾਏ॥ਨਾਕੋਈਮੇਰਾਹਉਕਿਸੁਕੇਰਾਹਰਿਬਿਨੁਰਹਣੁਨਜਾਏ॥
ਓਟਗਹੀਹਰਿਚਰਣਨਿਵਾਸੇਭਏਪਵਿਤ੍ਰਸਰੀਰਾ॥ਨਾਨਕਦ੍ਰਿਸਟਿਦੀਰਘਸੁਖੁਪਾ
ਵੈਗੁਰਸਬਦੀਮਨੁਧੀਰਾ॥੩॥ਬਰਸੈਅੰਮ੍ਰਿਤਧਾਰਬੂੰਦਸੁਹਾਵਣੀ॥ਸਾਜਨਮਿਲੇ
ਸਹਜਿਸੁਭਾਇਹਰਿਸਿਉਪ੍ਰੀਤਿਬਣੀ॥ਹਰਿਮੰਦਰਿਆਵੈਜਾਪ੍ਰਭਭਾਵੈਧਨਊਭੀ
ਗੁਣਸਾਰੀ॥ਘਰਿਘਰਿਕੰਤੁਰਵੈਸੋਹਾਗਣਿਹਉਕਿਉਕੰਤਿਵਿਸਾਰੀ॥ਉਨਵਿਘਨ
ਛਾਏਬਰਸੁਸੁਭਾਏਮਨਿਤਨਿਪ੍ਰੇਮੁਸੁਖਾਵੈ॥ਨਾਨਕਵਰਸੈਅੰਮ੍ਰਿਤਬਾਣੀਕਰਿਕਿਰ
ਪਾਘਰਿਆਵੈ॥੪॥ਚੇਤੁਬਸੰਤੁਭਲਾਭਵਰਸੁਹਾਵੜੇ॥ਬਨਫੂਲੇਮੰਝਬਾਰਿ
ਮੈਪਿਰੁਘਰਿਬਾਹੁੜੈ॥ਪਿਰੁਘਰਿਨਹੀਆਵੈਧਨਕਿਉਸੁਖੁਪਾਵੈਬਿਰਹਿਬਿਰੋਧਤਨੁ
ਛੀਜੈ॥ਕੋਕਿਲਅੰਬਿਸੁਹਾਵੀਬੋਲੈਕਿਉਦੁਖੁਅੰਕਿਸਹੀਜੈ॥ਭਵਰੁਭਵੰਤਾਫੂ
ਲੀਡਾਲੀਕਿਉਜੀਵਾਮਰੁਮਾਏ॥ਨਾਨਕਚੇਤਿਸਹਜਿਸੁਖੁਪਾਵੈਜੇਹਰਿਵਰੁਘਰਿ
ਧਨਪਾਏ॥੫॥ਵੈਸਾਖੁਭਲਾਸਾਖਾਵੇਸਕਰੇ॥ਧਨਦੇਖੈਹਰਿਦੁਆਰਿਆਵਹੁਦਇ
ਆਕਰੇ॥ਘਰਿਆਉਪਿਆਰੇਦੁਤਰਤਾਰੇਤੁਧੁਬਿਨੁਅਢੁਨਮੋਲੋ॥ਕੀਮਤਿਕਉਣ

ਕਰੇਤੁਧੁਭਾਵਾਂਦੇਖਿਦਿਖਾਵੈਢੋਲੋ॥ਦੂਰਿਨਜਾਨਾਅੰਤਰਿਮਾਨਾਹਰਿਕਾਮਹਲੁਪ ੫੭੦
ਛਾਨਾ॥ਨਾਨਕਵੈਸਾਖੀਂਪ੍ਰਭੁਪਾਵੈਸੁਰਤਿਸਬਦਿਮਨੁਮਾਨਾ॥੬॥ਮਾਹੁਜੇਠੁਭਲਾਪ੍ਰੀ
ਤਮੁਕਿਉਬਿਸਰੈ॥ਥਲਤਾਪਹਿਸਰਭਾਰਸਾਧਨਬਿਨਉਕਰੈ॥ਧਨਬਿਨਉਕਰੇ
ਦੀਗੁਣਸਾਰੇਦੀਗੁਣਸਾਰੀਪ੍ਰਭਭਾਵਾ॥ਸਾਚੈਮਹਲਿਰਹੈਬੈਰਾਗੀਆਵਣਦੇਹਿ
ਤਆਵਾ॥ਨਿਮਾਣੀਨਿਤਾਣੀਹਰਿਬਿਨੁਕਿਉਪਾਵੈਸੁਖਮਹਲੀ॥ਨਾਨਕਜੇਠਿਜਾ
ਣੈਤਿਸੁਜੈਸੀਕਰਮਿਮਿਲੈਗੁਣਗਹਲੀ॥੭॥ਆਸਾੜੁਭਲਾਸੂਰਜੁਗਗਨਿਤਪੈ॥
ਧਰਤੀਦੂਖਸਹੈਸੋਖੈਅਗਨਿਭਖੈ॥ਅਗਨਿਰਸੁਸੋਖੈਮਰੀਐਧੋਖੈਭੀਸੋਕਿਰਤੁ
ਨਹਾਰੇ॥ਰਥੁਫਿਰੈਛਾਇਆਧਨਤਾਕੈਟੀਡੁਲਵੈਮੰਝਿਬਾਰੇ॥ਅਵਗਣਬਾਧਿ
ਚਲੀਦੁਖੁਆਗੈਸੁਖੁਤਿਸੁਸਾਚੁਸਮਾਲੇ॥ਨਾਨਕਜਿਸਨੋਇਹੁਮਨੁਦੀਆਮਰ
ਣੁਜੀਵਣੁਪ੍ਰਭਨਾਲੇ॥੮॥ਸਾਵਣਿਸਰਸਮਨਾਘਣਵਰਸਹਿਰੁਤਿਆਏ॥ਮੈਮ
ਨਿਤਨਿਸਹੁਭਾਵੈਪਿਰਪਰਦੇਸਿਸਿਧਾਏ॥ਪਿਰੁਘਰਿਨਹੀਆਵੈਮਰੀਐਹਾਵੈਦਾ
ਮਨਿਚਮਕਿਡਰਾਏ॥ਸੇਜਇਕੇਲੀਖਰੀਦੁਹੇਲੀਮਰਣੁਭਇਆਦੁਖੁਮਾਏ॥ਹਰਿ
ਬਿਨੁਨੀਦਭੂਖਕਹੁਕੈਸੀਕਾਪੜੁਤਨਿਨਸੁਖਾਵਏ॥ਨਾਨਕਸਾਸੋਹਾਗਣਿਕੰਤੀਪਿ
ਰਕੈਅੰਕਿਸਮਾਵਏ॥੯॥ਭਾਦਉਭਰਮਿਭੁਲੀਭਰਿਜੋਬਨਿਪਛੁਤਾਣੀ॥ਜਲ
ਥਲਨੀਰਿਭਰੇਬਰਸਰੁਤੇਰੰਗੁਮਾਣੀ॥ਬਰਸੈਨਿਸਿਕਾਲੀਕਿਉਸੁਖੁਬਾਲੀਦਾ
ਦਰਮੋਰਲਵੰਤੇ॥ਪ੍ਰਿਉਪ੍ਰਿਉਚਵੈਬਬੀਹਾਬੋਲੇਭੁਇਅੰਗਮਫਿਰਹਿਡਸੰਤੇ॥
ਮਛਰਡੰਗਸਾਇਰਭਰਸੁਭਰਬਿਨੁਹਰਿਕਿਉਸੁਖੁਪਾਈਐ॥ਨਾਨਕਪੂਛਿਚਲਉ
ਗੁਰਅਪੁਨੇਜਹਪ੍ਰਭੁਤਹਹੀਜਾਈਐ॥੧੦॥ਅਸੁਨਿਆਉਪਿਰਾਸਾਧਨਝੂਰਿਮੁਈ॥
ਤਾਮਿਲੀਐਪ੍ਰਭੁਮੇਲੇਦੂਜੈਭਾਇਖੁਈ॥ਝੂਠਿਵਿਗੁਤੀਤਾਪਿਰਮੁਤੀਕੁਕਹਕਾਹ
ਸਿਫੁਲੇ॥ਆਗੈਘਾਮਪਿਛੈਰੁਤਿਜਾਡਾਦੇਖਿਚਲਤਮਨੁਡੋਲੇ॥ਦਹਦਿਸਿਸਾ
ਖਹਰੀਹਰੀਆਵਲਸਹਜਿਪਕੈਸੋਮੀਠਾ॥ਨਾਨਕਅਸੁਨਿਮਿਲਹੁਪਿਆਰੇਸ
ਤਿਗੁਰਭਏਬਸੀਠਾ॥੧੧॥ਕਤਕਿਕਿਰਤੁਪਇਆਜੋਪ੍ਰਭਭਾਇਆ॥ਦੀਪਕੁ
ਸਹਜਿਬਲੈਤਤਿਜਲਾਇਆ॥ਦੀਪਕਰਸਤੇਲੋਧਨਪਿਰਮੇਲੋਧਨਓਮਾਹੈਸ

ਰਸੀਆ॥ਅਵਗਣਿਮਾਰੀਮਰੈਨਸੀਝੈਗੁਣਮਾਰੀਤਾਮਰਿਸੀ॥ਨਾਮੁਭਗਤਿਦੇਇਜਿ
ਘਰਿਬੈਠੇਅਜਹੁਤਿਨਾੜੀਆਸਾ॥ਨਾਨਕਮਿਲਹੁਕਪਟਦਰਖੋਲਹੁਏਕਘੜੀ
ਖਟੁਮਾਸਾ॥੧੨॥ਮੰਘਰਮਾਹੁਭਲਾਹਰਿਗੁਣਅੰਕਿਸਮਾਵਏ॥ਗੁਣਵੰਤੀਗੁ
ਰਵੈਮੈਪਿਰੁਨਿਹਚਲੁਭਾਵਏ॥ਨਿਹਚਲੁਚਤੁਰੁਸੁਜਾਣੁਬਿਧਾਤਾਚੰਚਲੁਜ
ਗਤੁਸਬਾਇਆ॥ਗਿਆਨੁਧਿਆਨੁਗੁਣਅੰਕਿਸਮਾਣੇਪ੍ਰਭਭਾਣੇਤਾਭਾਇ
ਆ॥ਗੀਤਨਾਦਕਵਿਤਕਵੇਸੁਣਿਰਾਮਨਾਮਿਦੁਖੁਭਾਗੈ॥ਨਾਨਕਸਾਧਨਨਾਹਪਿਆਰੀ
ਅਭਭਗਤੀਪਿਰਆਗੈ॥੧੩॥ਪੋਖਿਤੁਖਾਰੁਪੜੈਵਣੁਤ੍ਰਿਣੁਰਸੁਸੋਖੈ॥ਆਵਤ
ਕੀਨਾਹੀਮਨਿਤਨਿਵਸਹਿਮੁਖੇ॥ਮਨਿਤਨਿਰਵਿਰਹਿਆਜਗਜੀਵਨੁਗੁਰਸਬਦੀ
ਰੰਗੁਮਾਣੀ॥ਅੰਡਜਜੇਰਜਸੇਤਜਉਤਭੁਜਘਟਿਘਟਿਜੋਤਿਸਮਾਣੀ॥ਦਰਸਨੁਦੇ
ਹੁਦਇਆਪਤਿਦਾਤੇਗਤਿਪਾਵਉਮਤਿਦੇਹੋ॥ਨਾਨਕਰੰਗਿਰਵੈਰਸਿਰਸੀਆਹਰਿ
ਸਿਉਪ੍ਰੀਤਿਸਨੇਹੋ॥੧੪॥ਮਾਘਿਪੁਨੀਤਭਈਤੀਰਥੁਅੰਤਰਿਜਾਨਿਆ॥ਸਾਜਨਸ
ਹਜਿਮਿਲੇਗੁਣਗਹਿਅੰਕਿਸਮਾਨਿਆ॥ਪ੍ਰੀਤਮਗੁਣਅੰਕੇਸੁਣਿਪ੍ਰਭਬੰਕੇਤੁ
ਧੁਭਾਵਾਸਰਿਨਾਵਾ॥ਗੰਗਜਮੁਨਤਹਬੇਣੀਸੰਗਮਸਾਤਸਮੁੰਦਸਮਾਵਾ॥ਪੁੰਨਦਾਨ
ਪੂਜਾਪਰਮੇਸੁਰਜੁਗਿਜੁਗਿਏਕੋਜਾਤਾ॥ਨਾਨਕਮਾਘਿਮਹਾਰਸੁਹਰਿਜਪਿਅਠਸਠਿ
ਤੀਰਥਨਾਤਾ॥੧੫॥ਫਲਗੁਨਿਮਨਿਰਹਸੀਪ੍ਰੇਮੁਸੁਭਾਇਆ॥ਅਨਦਿਨੁਰਹਸੁ
ਭਇਆਆਪੁਗਵਾਇਆ॥ਮਨਮੋਹੁਚੁਕਾਇਆਜਾਤਿਸੁਭਾਇਆਕਰਿਕਿਰਪਾ
ਘਰਿਆਓ॥ਬਹੁਤੇਵੇਸਕਰੀਪਿਰਬਾਝਹੁਮਹਲੀਲਹਾਨਥਾਓ॥ਹਾਰਡੋਰਰਸਪ
ਟਪਟੰਬਰਪਿਰਿਲੋੜੀਸੀਗਾਰੀ॥ਨਾਨਕਮੇਲਿਲਈਗੁਰਿਅਪਣੈਘਰਿਵਰੁਪਾ
ਇਆਨਾਰੀ॥੧੬॥ਬੇਦਸਮਾਹਰੁਤੀਥਿਤੀਵਾਰਭਲੇ॥ਘੜੀਮੂਰਤਪਲਸਾਚੇ
ਏਸਹਜਿਮਿਲੇ॥ਪ੍ਰਭਮਿਲੇਪਿਆਰੇਕਾਰਜਸਾਰੇਕਰਤਾਸਭਬਿਧਿਜਾਣੈ॥ਜਿਨਿ
ਸੀਗਾਰੀਤਿਸਹਿਪਿਆਰੀਮੇਲੁਭਇਆਰੰਗੁਮਾਣੈ॥ਘਰਿਸੇਜਸੁਹਾਵੀਜਾਪਿਰਿਰਾ
ਵੀਗੁਰਮੁਖਿਮਸਤਕਿਭਾਗੋ॥ਨਾਨਕਅਹਿਨਿਸਿਰਾਵੈਪ੍ਰੀਤਮੁਹਰਿਵਰੁਥਿਰੁਸੋਹਾ
ਗੋ॥੧੭॥੧॥ ਤੁਖਾਰੀਮਹਲਾ੧ ॥ਪਹਿਲੈਪਹਰੈਨੈਣਸਲੋਨੜੀਏਰੈਣਿਅੰਧਿ

ਆਰੀਰਾਮ॥ਵਖਰੁਰਾਖੁਮੁਈਏਆਵੈਵਾਰੀਰਾਮ॥ਵਾਰੀਆਵੈਕਵਣੁਜਗਾਵੈਸੂਤੀ
ਜਮਰਸੁਲਏ॥ਰੈਣਿਅੰਧੇਰੀਕਿਆਪਤਿਤੇਰੀਚੋਰੁਪੜੈਘਰੁਮੂਸਏ॥ਰਾਖਣਹਾਰ
ਅਗਮਅਪਾਰਾਸੁਣਿਬੇਨੰਤੀਮੇਰੀਆ॥ਨਾਨਕਮੂਰਖੁਕਬਹਿਨਚੇਤੈਕਿਆਸੂਝੈਰੈ
ਣਿਅੰਧੇਰੀਆ॥੧॥ਦੂਜਾਪਹਰੁਭਇਆਜਾਗੁਅਚੇਤੀਰਾਮ॥ਵਖਰੁਰਾਖੁਮੁਈਏ
ਖਾਜੈਖੇਤੀਰਾਮ॥ਰਾਖਹੁਖੇਤੀਹਰਿਗੁਰਹੇਤੀਜਾਗਤਚੋਰੁਨਲਾਗੈ॥ਜਮਮਗਿਨਜ
ਵਹੁਨਾਦੁਖੁਪਾਵਹੁਜਮਕਾਡਰੁਭਉਭਾਗੈ॥ਰਵਿਸਸਿਦੀਪਕਗੁਰਮਤਿਦੁਆਰੈਮਨਿ
ਸਾਚਾਮੁਖਿਧਿਆਵਏ॥ਨਾਨਕਮੂਰਖੁਅਜਹੁਨਚੇਤੈਕਿਵਦੂਜੈਸੁਖੁਪਾਵਏ॥੨॥ਤੀ
ਜਾਪਹਰੁਭਇਆਨੀਦਵਿਆਪੀਰਾਮ॥ਮਾਇਆਸੁਤਦਾਰਾਦੂਖਿਸੰਤਾਪੀਰਾਮ॥
ਮਾਇਆਸੁਤਦਾਰਾਜਗਤਪਿਆਰਾਚੋਗਚੁਗੈਨਿਤਫਾਸੈ॥ਨਾਮੁਧਿਆਵੈਤਾਸੁਖੁ
ਪਾਵੈਗੁਰਮਤਿਕਾਲੁਨਗ੍ਰਾਸੈ॥ਜੰਮਣੁਮਰਣੁਕਾਲੁਨਹੀਛੋਡੈਵਿਣੁਨਾਵੈਸੰਤਾਪੀ॥
ਨਾਨਕਤੀਜੈਤ੍ਰਿਬਿਧਿਲੋਕਾਮਾਇਆਮੋਹਿਵਿਆਪੀ॥੩॥ਚਉਥਾਪਹਰੁਭਇਆ
ਦਉਤੁਬਿਹਾਗੈਰਾਮ॥ਤਿਨਘਰੁਰਾਖਿਅੜਾਜੁਅਨਦਿਨੁਜਾਗੈਰਾਮ॥ਗੁਰਪੂਛਿਜ
ਗੇਨਾਮਿਲਾਗੇਤਿਨਾਰੈਣਿਸੁਹੇਲੀਆ॥ਗੁਰਸਬਦੁਕਮਾਵਹਿਜਨਮਿਨਆਵਹਿ
ਤਿਨਾਹਰਿਪ੍ਰਭੁਬੇਲੀਆ॥ਕਰਕੰਪਿਚਰਣਸਰੀਰੁਕੰਪੈਨੈਣਅੰਧੁਲੇਤਨੁਭਸਮ
ਸੇ॥ਨਾਨਕਦੁਖੀਆਜੁਗਚਾਰੇਬਿਨੁਨਾਮਹਰਿਕੇਮਨਿਵਸੇ॥੪॥ਖੂਲੀਗੰਠਿਉਠੋਲਿ
ਖਿਆਆਇਆਰਾਮ॥ਰਸਕਸਸੁਖਠਾਕੇਬੰਧਿਚਲਾਇਆਰਾਮ॥ਬੰਧਿਚਲਾਇ
ਆਜਾਪ੍ਰਭਭਾਇਆਨਾਦੀਸੈਨਸੁਣੀਐ॥ਆਪਣਵਾਰੀਸਭਸੈਆਵੈਪਕੀਖੇਤੀਲੁ
ਣੀਐ॥ਘੜੀਚਸੈਕਾਲੇਖਾਲੀਜੈਬੁਰਭਲਾਸਹੁਜੀਆ॥ਨਾਨਕਸੁਰਿਨਰਸਬਦਿ
ਮਿਲਾਏਤਿਨਿਪ੍ਰਭਿਕਾਰਣੁਕੀਆ॥੫॥੨॥ ਤੁਖਾਰੀਮਹਲਾ੧ ॥ਤਾਰਾਚੜਿ
ਆਲੰਮਾਕਿਉਨਦਰਿਨਿਹਾਲਿਆਰਾਮ॥ਸੇਵਕਪੂਰਕਰੰਮਾਸਤਿਗੁਰਸਬਦਿਦਿਖ
ਲਿਆਰਾਮ॥ਗੁਰਸਬਦਿਦਿਖਾਲਿਆਸਚੁਸਮਾਲਿਆਅਹਿਨਿਸਿਦੇਖਿਬੀਚਾ
ਰਿਆ॥ਧਾਵਤਪੰਚਰਹੇਘਰੁਜਾਣਿਆਕਾਮੁਕ੍ਰੋਧੁਬਿਖੁਮਾਇਆ॥ਅੰਤਰਿਜੋਤਿ
ਭਈਗੁਰਸਾਖੀਚੀਨੇਰਾਮਕਰੰਮਾ॥ਨਾਨਕਹਉਮੈਮਾਰਿਪਤੀਣੇਤਾਰਾਚੜਿਆਲੰਮਾ॥

॥੧॥ ਗੁਰਮੁਖਿਜਾਗਿਰਹੇਚੂਕੀਅਭਿਮਾਨੀਰਾਮ ॥ ਅਨਦਿਨੁਭੋਰੁਭਇਆਸਾਚਿਸਮਾ
ਨੀਰਾਮ ॥ ਸਾਚਿਸਮਾਨੀਗੁਰਮੁਖਿਮਨਿਭਾਨੀਗੁਰਮੁਖਿਸਾਬਤੁਜਾਗੇ ॥ ਸਾਚੁਨਾਮੁਅੰਮ੍ਰਿ
ਤੁਗੁਰਿਦੀਆਹਰਿਚਰਨੀਲਿਵਲਾਗੇ ॥ ਪ੍ਰਗਟੀਜੋਤਿਜੋਤਿਮਹਿਜਾਤਾਮਨਮੁਖਿ
ਭਰਮਿਭੁਲਾਣੀ ॥ ਨਾਨਕਭੋਰੁਭਇਆਮਨੁਮਾਨਿਆਜਾਗਤਰੈਣਿਵਿਹਾਣੀ ॥੨॥
ਅਉਗਣਵੀਸਰਿਆਗੁਣੀਘਰੁਕੀਆਰਾਮ ॥ ਏਕੋਰਵਿਰਹਿਆਅਵਰੁਨਬੀਆ
ਰਾਮ ॥ ਰਵਿਰਹਿਆਸੋਈਅਵਰੁਨਕੋਈਮਨਹੀਤੇਮਨੁਮਾਨਿਆ ॥ ਜਿਨਿਜਲ
ਥਲਤ੍ਰਿਭਵਣਘਟੁਘਟੁਥਾਪਿਆਸੋਪ੍ਰਭੁਗੁਰਮੁਖਿਜਾਨਿਆ ॥ ਕਰਣਕਾਰਣ
ਸਮਰਥਅਪਾਰਾਤ੍ਰਿਬਿਧਿਮੇਟਿਸਮਾਈ ॥ ਨਾਨਕਅਵਗਣਗੁਣਹਸਮਾਣੇਐ
ਸੀਗੁਰਮਤਿਪਾਈ ॥੩॥ ਆਵਣਜਾਣਰਹੇਚੂਕਾਭੋਲਾਰਾਮ ॥ ਹਉਮੈਮਾਰਿਮਿਲੇ
ਸਾਚਾਚੋਲਾਰਾਮ ॥ ਹਉਮੈਗੁਰਿਖੋਈਪਰਗਟੁਹੋਈਚੂਕੇਸੋਗਸੰਤਾਪੈ ॥ ਜੋਤੀਅੰ
ਦਰਿਜੋਤਿਸਮਾਣੀਆਪੁਪਛਾਤਾਆਪੈ ॥ ਪੇਈਅੜੈਘਰਿਸਬਦਿਪਤੀਣੀਸਾ
ਹੁਰੜੈਪਿਰਭਾਣੀ ॥ ਨਾਨਕਸਤਿਗੁਰਿਮੇਲਿਮਿਲਾਈਚੂਕੀਕਾਣਿਲੋਕਾਣੀ ॥੪॥
॥੩॥ ਤੁਖਾਰੀਮਹਲਾ ੧ ॥ ਭੋਲਾਵੜੈਭੁਲੀਭੁਲਿਭੁਲਿਪਛੋਤਾਣੀ ॥
ਪਿਰਛੋਡਿਅੜੀਸੁਤੀਪਿਰਕੀਸਾਰਨਜਾਣੀ ॥ ਪਿਰਿਛੋਡੀਸੁਤੀਅਵਗਣਿਮੁ
ਤੀਤਿਸੁਧਨਵਿਧਣਰਾਤੇ ॥ ਕਾਮਿਕ੍ਰੋਧਿਅਹੰਕਾਰਿਵਿਗੁਤੀਹਉਮੈਲਗੀਤਾਤੇ ॥ ਉਡ
ਰਿਹੰਸੁਚਲਿਆਫੁਰਮਾਇਆਭਸਮੈਭਸਮਸਮਾਣੀ ॥ ਨਾਨਕਸਚੇਨਾਮਵਿਹੂਣੀ
ਭੁਲਿਭੁਲਿਪਛੋਤਾਣੀ ॥੧॥ ਸੁਣਿਨਾਹਪਿਆਰੇਇਕਬੇਨੰਤੀਮੇਰੀ ॥ ਤੂਨਿਜਘ
ਰਿਵਸਿਅੜਾਹਉਰੁਲਿਭਸਮੈਢੇਰੀ ॥ ਬਿਨੁਅਪਨੇਨਾਹੈਕੋਇਨਚਾਹੈਕਿਆਕ
ਹੀਐਕਿਆਕੀਜੈ ॥ ਅੰਮ੍ਰਿਤਨਾਮੁਰਸਨਰਸੁਰਸਨਾਗੁਰਸਬਦੀਰਸੁਪੀਜੈ ॥ ਵਿਣੁ
ਨਾਵੈਕੋਸੰਗਿਨਸਾਥੀਆਵੈਜਾਇਘਨੇਰੀ ॥ ਨਾਨਕਲਾਹਾਲੈਘਰਿਜਾਈਐਸਾਚੀ
ਸਚੁਮਤਿਤੇਰੀ ॥੨॥ ਸਾਜਨਦੇਸਿਵਿਦੇਸੀਅੜੇਸਾਨੇਹੜੇਦੇਦੀ ॥ ਸਾਰਿਸਮਾਲੇ
ਤਿਨਸਜਣਾਮੁੰਧਨੈਣਭਰੇਦੀ ॥ ਮੁੰਧਨੈਣਭਰੇਦੀਗੁਣਸਾਰੇਦੀਕਿਉਪ੍ਰਭਮਿਲਾਪਿ
ਆਰੇ ॥ ਮਾਰਗੁਪੰਥੁਨਜਾਣਉਵਿਖੜਾਕਿਉਪਾਈਐਪਿਰੁਪਾਰੇ ॥ ਸਤਿਗੁਰਸਬ

ਦੀਮਿਲੈਵਿਛੁੰਨੀਤਨੁਮਨੁਆਗੈਰਾਖੈ ॥ ਨਾਨਕਅੰਮ੍ਰਿਤਬਿਰਖੁਮਹਾਰਸਫਲਿਆਮਿ
ਲਿਪ੍ਰੀਤਮਰਸੁਚਾਖੈ ॥੩॥ ਮਹਲਿਬੁਲਾਇੜੀਏਬਿਲਮੁਨਕੀਜੈ ॥ ਅਨਦਿਨੁਰ
ਤੜੀਏਸਹਜਿਮਿਲੀਜੈ ॥ ਸੁਖਿਸਹਜਿਮਿਲੀਜੈਰੋਸੁਨਕੀਜੈਗਰਬੁਨਿਵਾਰਿਸਮਾਣੀ
॥ ਸਾਚੈਰਾਤੀਮਿਲੈਮਿਲਾਈਮਨਮੁਖਿਆਵਣਜਾਣੀ ॥ ਜਬਨਾਚੀਤਬਘੂਘਟੁਕੈ
ਸਾਮਟੁਕੀਫੋੜਿਨਿਰਾਰੀ ॥ ਨਾਨਕਆਪੈਆਪੁਪਛਾਣੈਗੁਰਮੁਖਿਤਤੁਬੀਚਾਰੀ ॥੪॥
੪॥ ਤੁਖਾਰੀਮਹਲਾ ੧ ॥ ਮੇਰੇਲਾਲਰੰਗੀਲੇਹਮਲਾਲਨਕੇਲਾਲੇ ॥ ਗੁਰਿ
ਅਲਖੁਲਖਾਇਆਅਵਰੁਨਦੂਜਾਭਾਲੇ ॥ ਗੁਰਿਅਲਖੁਲਖਾਇਆਜਾਤਿਸੁ
ਭਾਇਆਜਾਪ੍ਰਭਿਕਿਰਪਾਧਾਰੀ ॥ ਜਗਜੀਵਨੁਦਾਤਾਪੁਰਖੁਬਿਧਾਤਾਸਹਜਿਮਿਲੇ
ਬਨਵਾਰੀ ॥ ਨਦਰਿਕਰਹਿਤੂਤਾਰਹਿਤਰੀਐਸਚੁਦੇਵਹੁਦੀਨਦਇਆਲਾ ॥ ਪ੍ਰਣ
ਵਤਿਨਾਨਕਦਾਸਨਿਦਾਸਾਤੂਸਰਬਜੀਆਪ੍ਰਤਿਪਾਲਾ ॥੧॥ ਭਰਿਪੁਰਿਧਾਰਿਰਹੇਅ
ਤਿਪਿਆਰੇ ॥ ਸਬਦੇਰਵਿਰਹਿਆਗੁਰਰੂਪਿਮੁਰਾਰੇ ॥ ਗੁਰਰੂਪਮੁਰਾਰੇਤ੍ਰਿਭਵਣ
ਧਾਰੇਤਾਕਾਅੰਤੁਨਪਾਇਆ ॥ ਰੰਗੀਜਿਨਸੀਜੰਤਉਪਾਏਨਿਤਦੇਵੈਚੜੈਸਵਾਇਆ
॥ ਅਪਰੰਪਰੁਆਪੇਥਾਪਿਉਥਾਪੇਤਿਸੁਭਾਵੈਸੋਹੋਵੈ ॥ ਨਾਨਕਹੀਰਾਹੀਰੈਬੇਧਿਆ
ਗੁਣਕੈਹਾਰਿਪਰੋਵੈ ॥੨॥ ਗੁਣਗੁਣਹਿਸਮਾਣੇਮਸਤਕਿਨਾਮਨੀਸਾਣੋ ॥ ਸਚੁਸਾ
ਚਿਸਮਾਇਆਚੂਕਾਆਵਣਜਾਣੋ ॥ ਸਚੁਸਾਚਿਪਛਾਤਾਸਾਚੈਰਾਤਾਸਾਚੁਮਿਲੈਮ
ਨਿਭਾਵੈ ॥ ਸਾਚੇਊਪਰਿਅਵਰੁਨਦੀਸੈਸਾਚੇਸਾਚਿਸਮਾਵੈ ॥ ਮੋਹਨਿਮੋਹਿਲੀਆ
ਮਨੁਮੇਰਾਬੰਧਨਖੋਲਿਨਿਰਾਰੇ ॥ ਨਾਨਕਜੋਤੀਜੋਤਿਸਮਾਣੀਜਾਮਿਲਿਆਅਤਿਪਿਆ
ਰੇ ॥੩॥ ਸਚਘਰੁਖੋਜਿਲਹੇਸਾਚਾਗੁਰਥਾਨੋ ॥ ਮਨਮੁਖਿਨਹਪਾਈਐਗੁਰਮੁਖਿਗਿ
ਆਨੋ ॥ ਦੇਵੈਸਚੁਦਾਨੋਸੋਪਰਵਾਨੋਸਦਦਾਤਾਵਡਦਾਣਾ ॥ ਅਮਰੁਅਜੋਨੀਅਸ
ਥਿਰੁਜਾਪੈਸਾਚਾਮਹਲੁਚਿਰਾਣਾ ॥ ਦੋਤਿਉਚਾਪਤਿਲੇਖੁਨਲਿਖੀਐਪ੍ਰਗਟੀਜੋ
ਤਿਮੁਰਾਰੀ ॥ ਨਾਨਕਸਾਚਾਸਾਚੈਰਾਚਾਗੁਰਮੁਖਿਤਰੀਐਤਾਰੀ ॥੪॥੫॥ ਤੁਖਾਰੀਮ
ਹਲਾ ੧ ॥ ਏਮਨਮੇਰਿਆਤੂਸਮਝੁਅਚੇਤਇਆਣਿਆਰਾਮ ॥ ਏਮਨਮੇਰਿ
ਆਛਡਿਅਵਗਣਗੁਣੀਸਮਾਣਿਆਰਾਮ ॥ ਬਹੁਸਾਦਲੁਭਾਣੇਕਿਰਤਕਮਾਣੇ

ਵਿਛੁੜਿਆਨੀਮੇਲਾ॥ਕਿਉਦੁਤਰੁਤਰੀਐਜਮਡਰਿਮਰੀਐਜਮਕਾਪੰਥੁਦੁਹੇ
ਲਾ॥ਮਨਿਰਾਮੁਨਹੀਜਾਤਾਸਾਝਪ੍ਰਭਾਤਾਅਵਘਟਿਰੁਧਾਕਿਆਕਰੇ॥ਬੰਧਨਿਬਾ
ਧਿਆਇਨਬਿਧਿਛੂਟੈਗੁਰਮੁਖਿਸੇਵੈਨਰਹਰੇ॥੧॥ਏਮਨਮੇਰਿਆਤੂਛੋਡਿਆ
ਲਜੰਜਾਲਾਰਾਮ॥ਏਮਨਮੇਰਿਆਹਰਿਸੇਵਹੁਪੁਰਖੁਨਿਰਾਲਾਰਾਮ॥ਹਰਿਸਿਮਰਿ
ਏਕੰਕਾਰੁਸਾਚਾਸਭੁਜਗਤੁਜਿਨਿਉਪਾਇਆ॥ਪਉਣੁਪਾਣੀਅਗਨਿਬਾਧੇਗੁਰਿਖੇ
ਲੁਜਗਤਿਦਿਖਾਇਆ॥ਆਚਾਰਿਤੂਵੀਚਾਰਿਆਪੇਹਰਿਨਾਮੁਸੰਜਮਜਪਤਪੋ॥
ਸਖਾਸੈਨੁਪਿਆਰੁਪ੍ਰੀਤਮੁਨਾਮੁਹਰਿਕਾਜਪੁਜਪੋ॥੨॥ਏਮਨਮੇਰਿਆਤੂਥਿਰੁਰਹੁਚੋ
ਟਨਖਾਵਹੀਰਾਮ॥ਏਮਨਮੇਰਿਆਗੁਣਗਾਵਹਿਸਹਜਿਸਮਾਵਹੀਰਾਮ॥ਗੁਣਗਾ
ਇਰਾਮਰਸਾਇਰਸੀਆਹਿਗੁਰਗਿਆਨਅੰਜਨੁਸਾਰਹੇ॥ਤ੍ਰੈਲੋਕਦੀਪਕੁਸਬਦਿਚਾ
ਨਣੁਪੰਚਦੂਤਸੰਘਾਰਹੇ॥ਭੈਕਾਟਿਨਿਰਭਉਤਰਹਿਦੁਤਰੁਗੁਰਿਮਿਲਿਐਕਾਰਜੁਸਾ
ਏ॥ਰੂਪੁਰੰਗੁਪਿਆਰੁਹਰਿਸਿਉਹਰਿਆਪਿਕਿਰਪਾਧਾਰਏ॥੩॥ਏਮਨਮੇਰਿਆਤੂ
ਕਿਆਲੈਆਇਆਕਿਆਲੈਜਾਇਸੀਰਾਮ॥ਏਮਨਮੇਰਿਆਤਾਛੁਟਸੀਜਾਭਰਮੁ
ਚੁਕਾਇਸੀਰਾਮ॥ਧਨੁਸੰਚਿਹਰਿਹਰਿਨਾਮਵਖਰੁਗੁਰਸਬਦਿਭਾਉਪਛਾਣਹੇ॥ਮੈ
ਲੁਪਰਹਰਿਸਬਦਿਨਿਰਮਲੁਮਹਲੁਘਰੁਸਚੁਜਾਣਹੇ॥ਪਤਿਨਾਮੁਪਾਵਹਿਘਰਿ
ਸਿਧਾਵਹਿਝੋਲਿਅੰਮ੍ਰਿਤਪੀਰਸੋ॥ਹਰਿਨਾਮੁਧਿਆਈਐਸਬਦਿਰਸੁਪਾਈਐ
ਵਡਭਾਗਿਜਪੀਐਹਰਿਜਸੋ॥੪॥ਏਮਨਮੇਰਿਆਬਿਨੁਪਉੜੀਆਮੰਦਰਿਕਿਉ
ਚੜੈਰਾਮ॥ਏਮਨਮੇਰਿਆਬਿਨੁਬੇੜੀਪਾਰਿਨਅੰਬੜੈਰਾਮ॥ਪਾਰਿਸਾਜਨੁਅਪਾਰੁ
ਪ੍ਰੀਤਮੁਗੁਰਸਬਦਸੁਰਤਿਲੰਘਾਵਏ॥ਮਿਲਿਸਾਧਸੰਗਤਿਕਰਹਿਰਲੀਆਫਿ
ਰਿਨਪਛੋਤਾਵਏ॥ਕਰਿਦਇਆਦਾਨੁਦਇਆਲਸਾਚਾਹਰਿਨਾਮਸੰਗਤਿਪਾਵ
ਓ॥ਨਾਨਕੁਪਇਅੰਪੈਸੁਣਹੁਪ੍ਰੀਤਮਗੁਰਸਬਦਿਮਨੁਸਮਝਾਵਓ॥੫॥੬॥

ਤੁਖਾਰੀਛੰਤਮਹਲਾ੪ ੧ੴਸਤਿਗੁਰਪ੍ਰਸਾਦਿ॥

ਅੰਤਰਿਪਿਰੀਪਿਆਰੁਕਿਉਪਿਰਬਿਨੁਜੀਵੀਐਰਾਮ॥ਜਬਲਗੁਦਰਸੁਨਹੋਇ

ਕਿਉਅੰਮ੍ਰਿਤੁਪੀਵੀਐਰਾਮ॥ਕਿਉਅੰਮ੍ਰਿਤੁਪੀਵੀਐਹਰਿਬਿਨੁਜੀਵੀਐਤਿਸੁਬਿ
ਨੁਰਹਨੁਨਜਾਏ॥ਅਨਦਿਨੁਪ੍ਰਿਉਪ੍ਰਿਉਕਰੇਦਿਨੁਰਾਤੀਪਿਰਬਿਨੁਪਿਆਸਨਜਾਏ॥
ਅਪਣੀਕ੍ਰਿਪਾਕਰਹੁਹਰਿਪਿਆਰੇਹਰਿਹਰਿਨਾਮੁਸਦਸਾਰਿਆ॥ਗੁਰਕੈਸਬਦਿਮਿ
ਲਿਆਮੈਪ੍ਰੀਤਮੁਹਉਸਤਿਗੁਰਵਿਟਹੁਵਾਰਿਆ॥੧॥ਜਬਦੇਖਾਂਪਿਰੁਪਿਆਰਾ
ਹਰਿਗੁਣਰਸਿਰਵਾਰਾਮ॥ਮੇਰੈਅੰਤਰਿਹੋਇਵਿਗਾਸੁਪ੍ਰਿਉਪ੍ਰਿਉਸਚੁਨਿਤਚ
ਵਾਰਾਮ॥ਪ੍ਰਿਉਚਵਾਪਿਆਰੇਸਬਦਿਨਿਸਤਾਰੇਬਿਨੁਦੇਖੇਤ੍ਰਿਪਤਿਨਆਵਏ॥ਸ
ਬਦਿਸੀਗਾਰੁਹੋਵੈਨਿਤਕਾਮਣਿਹਰਿਹਰਿਨਾਮੁਧਿਆਵਏ॥ਦਇਆਦਾਨੁਮੰਗਤ
ਜਨਦੀਜੈਮੈਪ੍ਰੀਤਮੁਦੇਹੁਮਿਲਾਏ॥ਅਨਦਿਨੁਗੁਰੁਗੋਪਾਲੁਧਿਆਈਹਮਸਤਿਗੁ
ਰਵਿਟਹੁਘੁਮਾਏ॥੨॥ਹਮਪਾਥਰਗੁਰੁਨਾਵਬਿਖੁਭਵਜਲੁਤਾਰੀਐਰਾਮ॥ਗੁਰਦੇ
ਵਹੁਸਬਦੁਸੁਭਾਇਮੈਮੂੜਨਿਸਤਾਰੀਐਰਾਮ॥ਹਮਮੂੜਮੁਗਧਕਿਛੁਮਿਤਿਨਹੀਪ
ਈਤੂਅਗੰਮੁਵਡਜਾਣਿਆ॥ਤੂਆਪਿਦਇਆਲੁਦਇਆਕਰਿਮੇਲਹਿਹਮਨਿ
ਰਗੁਣੀਨਿਮਾਣਿਆ॥ਅਨੇਕਜਨਮਪਾਪਕਰਿਭਰਮੇਹੁਣਿਤਉਸਰਣਾਗਤਿਆਏ
ਦਇਆਕਰਹੁਰਖਿਲੇਵਹੁਹਰਿਜੀਉਹਮਲਾਗਹਸਤਿਗੁਰਪਾਏ॥੩॥ਗੁਰਪਾ
ਰਸਹਮਲੋਹਮਿਲਿਕੰਚਨੁਹੋਇਆਰਾਮ॥ਜੋਤੀਜੋਤਿਮਿਲਾਇਕਾਇਆਗੜੁਸੋਹਿ
ਆਰਾਮ॥ਕਾਇਆਗੜੁਸੋਹਿਆਮੇਰੈਪ੍ਰਭਿਮੋਹਿਆਕਿਉਸਾਸਿਗਿਰਾਸਿਵਿਸ
ਰੀਐ॥ਅਦ੍ਰਿਸਟੁਅਗੋਚਰੁਪਕੜਿਆਗੁਰਸਬਦੀਹਉਸਤਿਗੁਰਕੈਬਲਿਹਾਰੀ
ਐ॥ਸਤਿਗੁਰਆਗੈਸੀਸੁਭੇਟਦੇਉਜੇਸਤਿਗੁਰਸਾਚੇਭਾਵੈ॥ਆਪੇਦਇਆਕਰ
ਹੁਪ੍ਰਭਦਾਤੇਨਾਨਕਅੰਕਿਸਮਾਵੈ॥੪॥੧॥ਤੁਖਾਰੀਮਹਲਾ੪ ॥ਹਰਿਹਰਿ
ਅਗਮਅਗਾਧਿਅਪਰੰਪਰਅਪਰਪਰਾ॥ਜੋਤੁਮਧਿਆਵਹਿਜਗਦੀਸਤੇਜਨਭ
ਉਬਿਖਮੁਤਰਾ॥ਬਿਖਮਭਉਤਿਨਤਰਿਆਸੁਹੇਲਾਜਿਨਹਰਿਹਰਿਨਾਮੁਧਿਆਇ
ਆ॥ਗੁਰਵਾਕਿਸਤਿਗੁਰਜੋਭਾਇਚਲੇਤਿਨਹਰਿਹਰਿਆਪਿਮਿਲਾਇਆ॥ਜੋ
ਤੀਜੋਤਿਮਿਲਿਜੋਤਿਸਮਾਣੀਹਰਿਕ੍ਰਿਪਾਕਰਿਧਰਣੀਧਰਾ॥ਹਰਿਹਰਿਅਗਮ
ਅਗਾਧਿਅਪਰੰਪਰਅਪਰਪਰਾ॥੧॥ਤੁਮਸੁਆਮੀਅਗਮਅਬਾਹਤੂਘਟਿ

ਘਟਿਪੂਰਿਰਹਿਆ॥ਤੂਅਲਖਅਭੇਉਅਗੰਮੁਗੁਰਸਤਿਗੁਰਬਚਨਿਲਹਿਆ
॥ਧਨੁਧੰਨੁਤੇਜਨਪੁਰਖਪੂਰੇਜਿਨਗੁਰਸੰਤਸੰਗਤਿਮਿਲਿਗੁਣਰਵੇ॥ਬਿਬੇਕਬੁ
ਧਿਬੀਚਾਰਿਗੁਰਮੁਖਿਗੁਰਸਬਦਿਖਿਨੁਖਿਨੁਹਰਿਨਿਤਚਵੇ॥ਜਾਬਹਹਿਗੁਰਮੁ
ਖਿਹਰਿਨਾਮੁਬੋਲਹਿਜਾਖੜੇਗੁਰਮੁਖਿਹਰਿਹਰਿਕਹਿਆ॥ਤੂਸੁਆਮੀਅਗ
ਮਅਥਾਹੁਤੂਘਟਿਘਟਿਪੂਰਿਰਹਿਆ॥੧॥ਸੇਵਕਜਨਸੇਵਹਿਤੇਪਰਵਾਣੁਜਿ
ਨਸੇਵਿਆਗੁਰਮਤਿਹਰੇ॥ਤਿਨਕੇਕੋਟਿਸਭਿਪਾਪਖਿਨੁਪਰਹਰਿਹਰਿਦੂਰਿਕਰੇ॥
ਤਿਨਕੇਪਾਪਦੋਖਸਭਿਬਿਨਸੇਜਿਨਮਨਿਚਿਤਿਇਕੁਅਰਾਧਿਆ॥ਤਿਨਕਾਜਨ
ਮੁਸਫਲਿਓਸਭੁਕੀਆਕਰਤੈਜਿਨਗੁਰਬਚਨੀਸਚੁਭਾਖਿਆ॥ਤੇਧੰਨੁਜਨਵਡ
ਪੁਰਖਪੂਰੇਜੋਗੁਰਮਤਿਹਰਿਜਪਿਭਉਬਿਖਮੁਤਰੇ॥ਸੇਵਕਜਨਸੇਵਹਿਤੇਪਰਵਾ
ਣੁਜਿਨਸੇਵਿਆਗੁਰਮਤਿਹਰੇ॥੨॥ਤੂਅੰਤਰਜਾਮੀਹਰਿਆਪਿਜਿਉਤੂਚਲਾ
ਵਹਿਪਿਆਰੇਹਉਤਿਵੈਚਲਾ॥ਹਮਰੈਹਾਥਿਕਿਛੁਨਾਹਿਜਾਤੂਮੇਲਹਿਤਾਹਉਆ
ਇਮਿਲਾ॥ਜਿਨਕਉਤੂਹਰਿਮੇਲਹਿਸੁਆਮੀਸਭੁਤਿਨਕਾਲੇਖਾਛੁਟਕਿਗਇਆ
॥ਤਿਨਕੀਗਣਤਨਕਰਿਅਹੁਕੋਭਾਈਜੋਗੁਰਬਚਨੀਹਰਿਮੇਲਿਲਇਆ॥ਨਾਨਕ
ਦਇਆਲੁਹੋਆਤਿਨਊਪਰਿਜਿਨਗੁਰਕਾਭਾਣਾਮੰਨਿਆਭਲਾ॥ਤੂਅੰਤਰਜਾ
ਮੀਹਰਿਆਪਿਜਿਉਤੂਚਲਾਵਹਿਪਿਆਰੇਹਉਤਿਵੈਚਲਾ॥੪॥੨॥ਤੁਖਾਰੀਮਹ
ਲਾ੪ ॥ਤੂਜਗਜੀਵਨੁਜਗਦੀਸੁਸਭਕਰਤਾਸ੍ਰਿਸਟਿਨਾਥੁ॥ਤਿਨਤੂਧਿ
ਆਇਆਮੇਰਾਰਾਮੁਜਿਨਕੈਧੁਰਿਲੇਖੁਮਾਥੁ॥ਜਿਨਕਉਧੁਰਿਹਰਿਲਿਖਿਆਸੁਆ
ਮੀਤਿਨਹਰਿਹਰਿਨਾਮੁਅਰਾਧਿਆ॥ਤਿਨਕੇਪਾਪਇਕਨਿਮਖਸਭਿਲਾਥੇਜਿਨਗੁ
ਰਬਚਨੀਹਰਿਜਾਪਿਆ॥ਧਨੁਧੰਨੁਤੇਜਨਜਿਨਹਰਿਨਾਮੁਜਪਿਆਤਿਨਦੇਖੇਹਉ
ਭਇਆਸਨਾਥੁ॥ਤੂਜਗਜੀਵਨੁਜਗਦੀਸੁਸਭਕਰਤਾਸ੍ਰਿਸਟਿਨਾਥੁ॥੧॥ਤੂਜਲਿ
ਥਲਿਮਹੀਅਲਿਭਰਪੂਰਿਸਭਊਪਰਿਸਾਚੁਧਣੀ॥ਜਿਨਜਪਿਆਹਰਿਮਨਿਚੀ
ਤਿਹਰਿਜਪਿਜਪਿਮੁਕਤੁਘਣੀ॥ਜਿਨਜਪਿਆਹਰਿਤੇਮੁਕਤਪ੍ਰਾਣੀਤਿਨਕੇਊ
ਜਲਮੁਖਹਰਿਦੁਆਰਿ॥ਓਇਹਲਤਪਲਤਜਨਭਏਸੁਹੇਲੇਹਰਿਰਾਖਿਲੀਏ

ਰਖਨਹਾਰਿ॥ਹਰਿਸੰਤਸੰਗਤਿਜਨਸੁਣਹੁਭਾਈਗੁਰਮੁਖਿਹਰਿਸੇਵਾਸਫਲਬਣੀ
॥ਤੂਜਲਿਥਲਿਮਹੀਅਲਿਭਰਪੂਰਿਸਭਊਪਰਿਸਾਚੁਧਣੀ॥੨॥ਤੂਥਾਨਥਨੰ
ਤਰਿਹਰਿਏਕੁਹਰਿਏਕੋਏਕੁਰਵਿਆ॥ਵਣਿਤ੍ਰਿਣਿਤ੍ਰਿਭਵਣਿਸਭਿਸ੍ਰਿਸਟਿਮੁ
ਖਿਹਰਿਹਰਿਨਾਮੁਚਵਿਆ॥ਸਭਿਚਵਹਿਹਰਿਹਰਿਨਾਮੁਕਰਤੇਅਸੰਖਅਗਣਤ
ਹਰਿਧਿਆਵਏ॥ਸੋਧੰਨੁਧਨੁਹਰਿਸੰਤੁਸਾਧੂਜੋਹਰਿਪ੍ਰਭਕਰਤੇਭਾਵਏ॥ਸੋਸਫ
ਲੁਦਰਸਨੁਦੇਹੁਕਰਤੇਜਿਸੁਹਰਿਹਿਰਦੈਨਾਮੁਸਦਚਵਿਆ॥ਤੂਥਾਨਥਨੰਤਰਿਹ
ਰਿਏਕੁਹਰਿਏਕੋਏਕੁਰਵਿਆ॥੩॥ਤੇਰੀਭਗਤਿਭੰਡਾਰਅਸੰਖਜਿਸੁਤੂਦੇਵਹਿਮੇ
ਰੇਸੁਆਮੀਤਿਸੁਮਿਲਹਿ॥ਜਿਸਕੈਮਸਤਕਿਗੁਰਹਾਥੁਤਿਸੁਹਿਰਦੈਹਰਿਗੁਣਟਿ
ਕਹਿ॥ਹਰਿਗੁਣਹਿਰਦੈਟਿਕਹਿਤਿਸਕੈਜਿਸੁਅੰਤਰਿਭਉਭਾਵਨੀਹੋਈ॥ਬਿ
ਨੁਭੈਕਿਨੈਨਪ੍ਰੇਮੁਪਾਇਆਬਿਨੁਭੈਪਾਰਿਨਉਤਰਿਆਕੋਈ॥ਭਉਭਾਉਪ੍ਰੀਤਿਨਾ
ਨਕਤਿਸਹਿਲਾਗੈਜਿਸੁਤੂਆਪਣੀਕਿਰਪਾਕਰਹਿ॥ਤੇਰੀਭਗਤਿਭੰਡਾਰਅਸੰਖ
ਜਿਸੁਤੂਦੇਵਹਿਮੇਰੇਸੁਆਮੀਤਿਸੁਮਿਲਹਿ॥੪॥੩॥ਤੁਖਾਰੀਮਹਲਾ੪
॥ਨਾਵਣੁਪੁਰਬੁਅਭੀਚੁਗੁਰਸਤਿਗੁਰਦਰਸੁਭਇਆ॥ਦੁਰਮਤਿਮੈਲੁਹਰੀਅਗਿ
ਆਨੁਅੰਧੇਰੁਗਇਆ॥ਗੁਰਦਰਸੁਪਾਇਆਅਗਿਆਨੁਗਵਾਇਆਅੰਤਰਿਜੋ
ਤਿਪ੍ਰਗਾਸੀ॥ਜਨਮਮਰਣਦੁਖਖਿਨਮਹਿਬਿਨਸੇਹਰਿਪਾਇਆਪ੍ਰਭੁਅਬਿਨਾਸੀ
॥ਹਰਿਆਪਿਕਰਤੈਪੁਰਬੁਕੀਆਸਤਿਗੁਰੂਕੁਲਖੇਤਿਨਾਵਣਿਗਇਆ॥ਨਾਵਣੁ
ਪੁਰਬੁਅਭੀਚੁਗੁਰਸਤਿਗੁਰਦਰਸੁਭਇਆ॥੧॥ਮਾਰਗਿਪੰਥਿਚਲੇਗੁਰਸਤਿ
ਗੁਰਸੰਗਿਸਿਖਾ॥ਅਨਦਿਨੁਭਗਤਿਬਣੀਖਿਨੁਖਿਨੁਨਿਮਖਵਿਖਾ॥ਹਰਿਹਰਿ
ਭਗਤਿਬਣੀਪ੍ਰਭਕੇਰੀਸਭੁਲੋਕੁਵੇਖਣਿਆਇਆ॥ਜਿਨਦਰਸੁਸਤਿਗੁਰਗੁਰੂ
ਕੀਆਤਿਨਆਪਿਹਰਿਮੇਲਾਇਆ॥ਤੀਰਥਉਦਮੁਸਤਿਗੁਰੂਕੀਆਸਭਲੋਕਉ
ਧਰਣਅਰਥਾ॥ਮਾਰਗਿਪੰਥਿਚਲੇਗੁਰਸਤਿਗੁਰਸੰਗਿਸਿਖਾ॥੨॥ਪ੍ਰਥਮਆਏ
ਕੁਲਖੇਤਿਗੁਰਸਤਿਗੁਰਪੁਰਬੁਹੋਆ॥ਖਬਰਿਭਈਸੰਸਾਰਿਆਏਤ੍ਰੈਲੋਆ॥
ਦੇਖਣਿਆਏਤੀਨਿਲੋਕਸੁਰਿਨਰਮੁਨਿਜਨਸਭਿਆਇਆ॥ਜਿਨਪਰਸਿਆ

ਗੁਰੁਸਤਿਗੁਰੂਪੂਰਾਤਿਨਕੇਕਿਲਵਿਖਨਾਸਗਵਾਇਆਜੋਗੀਦਿਗੰਬਰਸੰਨਿਆਸੀ
ਖਟੁਦਰਸਨਕਰਿਗਏਗੋਸਟਿਢੋਆਪ੍ਰਥਮਆਏਕੁਲਖੇਤਿਗੁਰਸਤਿਗੁਰਪੁਰਬੁ
ਹੋਆ॥੩॥ਦੁਤੀਆਜਮੁਨਗਏਗੁਰਿਹਰਿਹਰਿਜਪਨੁਕੀਆਜਾਗਾਤੀਮਿਲੇਦੇਭੇ
ਟਗੁਰਪਿਛੈਲੰਘਾਇਦੀਆਸਭਛੁਟੀਸਤਿਗੁਰੂਪਿਛੈਜਿਨਿਹਰਿਹਰਿਨਾਮੁਧਿ
ਆਇਆਗੁਰਬਚਨਿਮਾਰਗਿਜੋਪੰਥਿਚਾਲੇਤਿਨਜਮੁਜਾਗਾਤੀਨੇੜਿਨਆਇਆ
ਸਭਗੁਰੂਗੁਰੂਜਗਤੁਬੋਲੈਗੁਰਕੈਨਾਇਲਇਐਸਭਿਛੁਟਕਿਗਇਆਦੁਤੀ
ਆਜਮੁਨਗਏਗੁਰਿਹਰਿਹਰਿਜਪਨੁਕੀਆ॥੪॥ਤ੍ਰਿਤੀਆਆਏਸੁਰਸਰੀਤਹਕਉ
ਤਕੁਚਲਤੁਭਇਆਸਭਮੋਹੀਦੇਖਿਦਰਸਨੁਗੁਰਸੰਤਕਿਨੈਆਢੁਨਦਾਮੁਲਇ
ਆਆਢੁਦਾਮੁਕਿਛੁਪਾਇਆਨਬੋਲਕਜਾਗਾਤੀਆਮੋਹਣਮੁੰਦਣਿਪਈਭਾਈਹ
ਮਕਰਹਕਿਆਕਿਸੁਪਾਸਿਮਾਂਗਹਸਭਭਾਗਿਸਤਿਗੁਰਪਿਛੈਪਈਜਾਗਾਤੀਆਉਪਾ
ਵਸਿਆਣਪਕਰਿਵੀਚਾਰੁਡਿਠਾਭੰਨਿਬੋਲਕਾਸਭਿਉਠਿਗਇਆਤ੍ਰਿਤੀਆਆ
ਏਸੁਰਸਰੀਤਹਕਉਤਕੁਚਲਤੁਭਇਆ॥੫॥ਮਿਲਿਆਏਨਗਰਮਹਾਜਨਾਗੁਰਸ
ਤਿਗੁਰਓਟਗਹੀਗੁਰੁਸਤਿਗੁਰੁਗੁਰੁਗੋਵਿਦੁਪੁਛਿਸਿਮ੍ਰਿਤਿਕੀਤਾਸਹੀਸਿਮ੍ਰਿ
ਤਿਸਾਸਤ੍ਰਸਭਨੀਸਹੀਕੀਤਾਸੁਕਿਪ੍ਰਹਿਲਾਦਿਸ੍ਰੀਰਾਮਿਕਰਿਗੁਰਗੋਵਿਦੁਧਿਆਇਆ
ਦੇਹੀਨਗਰਿਕੋਟਿਪੰਚਚੋਰਵਟਵਾਰੇਤਿਨਕਾਥਾਉਥੇਹੁਗਵਾਇਆਕੀਰਤਨਪੁ
ਰਾਣਨਿਤਪੁੰਨਹੋਵਹਿਗੁਰਬਚਨਿਨਾਨਕਿਹਰਿਭਗਤਿਲਹੀਮਿਲਿਆਏਨਗਰਮ
ਹਾਜਨਾਗੁਰਸਤਿਗੁਰਓਟਗਹੀ॥੬॥੪॥੧੦॥

ਤੁਖਾਰੀਛੰਤਮਹਲਾ੫ ੴਸਤਿਗੁਰਪ੍ਰਸਾਦਿ॥

ਘੋਲਿਘੁਮਾਈਲਾਲਨਾਗੁਰਿਮਨੁਦੀਨਾਸੁਣਿਸਬਦੁਤੁਮਾਰਾਮੇਰਾਮਨੁਭੀਨਾ
ਇਹੁਮਨੁਭੀਨਾਜਿਉਜਲਮੀਨਾਲਾਗਾਰੰਗੁਮੁਰਾਰਾਕੀਮਤਿਕਹੀਨਜਾਈਠਾਕੁਰਤੇ
ਰਾਮਹਲੁਅਪਾਰਾਸਗਲਗੁਣਾਕੇਦਾਤੇਸੁਆਮੀਬਿਨਉਸੁਨਹੁਇਕਦੀਨਾਦੇ
ਹੁਦਰਸੁਨਾਨਕਬਲਿਹਾਰੀਜੀਅੜਾਬਲਿਬਲਿਕੀਨਾ॥੧॥ਇਹੁਤਨੁਮਨੁਤੇਰਾਸਭਿ
ਗੁਣਤੇਰੇਖੰਨੀਐਵੰਞਾਦਰਸਨਤੇਰੇਦਰਸਨਤੇਰੇਸੁਣਿਪ੍ਰਭਮੇਰੇਨਿਮਖਦ੍ਰਿਸਟਿ

ਪੇਖਿਜੀਵਾਅੰਮ੍ਰਿਤਨਾਮੁਸੁਨੀਜੈਤੇਰਾਕਿਰਪਾਕਰਹਿਤਪੀਵਾਆਸਪਿਆਸੀਪਿ
ਰਕੈਤਾਈਜਿਉਚਾਤ੍ਰਿਕੁਬੂੰਦੇਰੇਕਹੁਨਾਨਕਜੀਅੜਾਬਲਿਹਾਰੀਦੇਹੁਦਰਸੁਪ੍ਰਭਮੇ
ਰੇ॥੨॥ਤੂਸਾਚਾਸਾਹਿਬੁਸਾਹੁਅਮਿਤਾਤੂਪ੍ਰੀਤਮੁਪਿਆਰਾਪ੍ਰਾਨਹਿਤਚਿਤਾਪ੍ਰਾ
ਨਸੁਖਦਾਤਾਗੁਰਮੁਖਿਜਾਤਾਸਗਲਰੰਗਬਨਿਆਏਸੋਈਕਰਮੁਕਮਾਵੈਪ੍ਰਾਣੀਜੇ
ਹਾਤੂਫੁਰਮਾਏਜਾਕਉਕ੍ਰਿਪਾਕਰੀਜਗਦੀਸੁਰਿਤਿਨਿਸਾਧਸੰਗਿਮਨੁਜਿਤਾਕਹੁ
ਨਾਨਕਜੀਅੜਾਬਲਿਹਾਰੀਜੀਉਪਿੰਡੁਤਉਦਿਤਾ॥੩॥ਨਿਰਗੁਣੁਰਾਖਿਲੀਆਸੰ
ਤਨਕਾਸਦਕਾਸਤਿਗੁਰਿਢਾਕਿਲੀਆਮੋਹਿਪਾਪੀਪੜਦਾਢਾਕਨਹਾਰੇਪ੍ਰਭੂ
ਹਮਾਰੇਜੀਅਪ੍ਰਾਨਸੁਖਦਾਤੇਅਬਿਨਾਸੀਅਬਿਗਤਸੁਆਮੀਪੂਰਨਪੁਰਖਬਿਧਾ
ਤੇਉਸਤਤਿਕਹਨੁਨਜਾਇਤੁਮਾਰੀਕਉਣੁਕਹੈਤੂਕਦਕਾਨਾਨਕਦਾਸੁਤਾਕੈਬ
ਲਿਹਾਰੀਮਿਲੈਨਾਮੁਹਰਿਨਿਮਕਾ॥੪॥੧॥੧੧॥

ਕੇਦਾਰਾਮਹਲਾ੪ ਘਰੁ੧ ੴ ਸਤਿਗੁਰਪ੍ਰਸਾਦਿ॥

ਮੇਰੇਮਨਰਾਮਨਾਮੁਨਿਤਗਾਵੀਐਰੇ॥ਅਗਮਅਗੋਚਰੁਨਜਾਈਹਰਿਲਖਿਆਗੁਰੁ
ਪੂਰਾਮਿਲੈਲਖਾਵੀਐਰੇ॥ਰਹਾਉ॥ਜਿਸੁਆਪੇਕਿਰਪਾਕਰੇਮੇਰਾਸੁਆਮੀਤਿਸੁਜਨ
ਕਉਹਰਿਲਿਵਲਾਵੀਐਰੇ॥ਸਭੁਕੋਭਗਤਿਕਰੇਹਰਿਕੇਰੀਹਰਿਭਾਵੈਸੋਥਾਇਪਾਵੀ
ਐਰੇ॥੧॥ਹਰਿਹਰਿਨਾਮੁਅਮੋਲਕੁਹਰਿਪਹਿਹਰਿਦੇਵੈਤਾਨਾਮੁਧਿਆਵੀਐਰੇ॥ਜਿ
ਸਨੋਨਾਮੁਦੇਇਮੇਰਾਸੁਆਮੀਤਿਸੁਲੇਖਾਸਭੁਛਡਾਵੀਐਰੇ॥੨॥ਹਰਿਨਾਮੁਅਰਾਧਹਿ
ਸੇਧੰਨੁਜਨਕਹੀਅਹਿਤਿਨਮਸਤਕਿਭਾਗੁਧੁਰਿਲਿਖਿਪਾਵੀਐਰੇ॥ਤਿਨਦੇਖੇਮੇਰਾ
ਮਨੁਬਿਗਸੈਜਿਉਸੁਤੁਮਿਲਿਮਾਤਗਲਿਲਾਵੀਐਰੇ॥੩॥ਹਮਬਾਰਿਕਹਰਿਪਿ
ਤਾਪ੍ਰਭਮੇਰੇਮੋਕਉਦੇਹੁਮਤੀਜਿਤੁਹਰਿਪਾਵੀਐਰੇ॥ਜਿਉਬਛੁਰਾਦੇਖਿਗਊਸੁਖੁਮਾਨੈ
ਤਿਉਨਾਨਕਹਰਿਗਲਿਲਾਵੀਐਰੇ॥੪॥੧॥ਕੇਦਾਰਾਮਹਲਾ੪ਘਰੁ੧
ੴ ਸਤਿਗੁਰਪ੍ਰਸਾਦਿ
॥ਮੇਰੇਮਨਹਰਿਹਰਿਗੁਨਕਹੁਰੇ॥ਸਤਿਗੁਰੂਕੇਚਰਨਧੋਇਧੋਇਪੂਜਹੁਇਨਬਿਧਿਮੇ
ਰਾਹਰਿਪ੍ਰਭੁਲਹੁਰੇ॥ਰਹਾਉ॥ਕਾਮੁਕ੍ਰੋਧੁਲੋਭੁਮੋਹੁਅਭਿਮਾਨੁਬਿਖੈਰਸਇਨਸੰਗਤਿ
ਤੇਤੂਰਹੁਰੇ॥ਮਿਲਿਸਤਸੰਗਤਿਕੀਜੈਹਰਿਗੋਸਟਿਸਾਧੂਸਿਉਗੋਸਟਿਹਰਿਪ੍ਰੇਮਰਸਾ
ਇਣੁਰਾਮਨਾਮੁਰਸਾਇਣੁਹਰਿਰਾਮਨਾਮਰਾਮਰਮਹੁਰੇ॥੧॥ਅੰਤਰਕਾਅਭਿਮਾਨੁਜੋਰੁ
ਤੂਕਿਛੁਕਿਛੁਕਿਛੁਜਾਨਤਾਇਹੁਦੂਰਿਕਰਹੁਆਪਨਗਹੁਰੇ॥ਜਨਨਾਨਕਕਉਹਰਿਦਇ
ਆਲਹੋਹੁਸੁਆਮੀਹਰਿਸੰਤਨਕੀਧੂਰਿਕਰਿਹਰੇ॥੨॥੧॥੨॥

ਕੇਦਾਰਾਮਹਲਾ੫ ਘਰੁ੨ ੴ ਸਤਿਗੁਰਪ੍ਰਸਾਦਿ॥

ਮਾਈਸੰਤਸੰਗਿਜਾਗੀ॥ਪ੍ਰਿਅਰੰਗਦੇਖੈਜਪਤੀਨਾਮੁਨਿਧਾਨੀ॥ਰਹਾਉ॥ਦਰਸਨਕੀਪਿ
ਆਸਲੋਚਨਤਾਰਲਾਗੀ॥ਬਿਸਰੀਤਿਆਸਬਿਡਾਨੀ॥੧॥ਅਬਗੁਰੁਪਾਇਓਹੈਸ
ਹਜਸੁਖਦਾਇਕਦਰਸਨੁਪੇਖਤਮਨੁਲਪਟਾਨੀ॥ਦੇਖਿਦਮੋਦਰਰਹਸੁਮਨਿਉਪਜਿ
ਓਨਾਨਕਪ੍ਰਿਅਅੰਮ੍ਰਿਤਬਾਨੀ॥੨॥੧॥

ਕੇਦਾਰਾਮਹਲਾ੫ ਘਰੁ੩ ੴ ਸਤਿਗੁਰਪ੍ਰਸਾਦਿ॥

ਦੀਨਬਿਨਉਸੁਨੁਦਇਆਲ॥ਪੰਚਦਾਸਤੀਨਿਦੋਖੀਏਕਮਨੁਅਨਾਥਨਾਥ॥ਰਾਖੁਹੋਕਿ
ਰਪਾਲ॥ਰਹਾਉ॥ਅਨਿਕਜਤਨਗਵਨੁਕਰਉ॥ਖਟੁਕਰਮਜੁਗਤਿਧਿਆਨੁਧਰ
ਉ॥ਉਪਾਵਸਗਲਕਰਿਹਾਰਿਓਨਹਨਹੁਟਹਿਬਿਕਰਾਲ॥੧॥ਸਰਣਿਬੰਦਨਕ
ਰੁਣਾਪਤੇ॥ਭਵਹਰਣਹਰਿਹਰਿਹਰਿਹਰੇ॥ਏਕਤੂਹੀਦੀਨਦਇਆਲ॥ਪ੍ਰਭਚਰਨਨਾ
ਨਕਆਸਰੋ॥ਉਧਰੇਭ੍ਰਮਮੋਹਸਾਗਰ॥ਲਗਿਸੰਤਨਾਪਗਪਾਲ॥੨॥੨॥

ਕੇਦਾਰਾਮਹਲਾ੫ ਘਰੁ੪ ੴ ਸਤਿਗੁਰਪ੍ਰਸਾਦਿ॥

ਸਰਨੀਆਇਓਨਾਥਨਿਧਾਨ॥ਨਾਮਪ੍ਰੀਤਿਲਾਗੀਮਨਭੀਤਰਿਮਾਗਨਕਉਹਰਿਦਾ
ਨ॥੧॥ਰਹਾਉ॥ਸੁਖਦਾਈਪੂਰਨਪਰਮੇਸੁਰਕਰਿਕਿਰਪਾਰਾਖਹੁਮਾਨ॥ਦੇਹੁਪ੍ਰੀਤਿ
ਸਾਧੂਸੰਗਿਸੁਆਮੀਹਰਿਗੁਨਰਸਨਬਖਾਨ॥੧॥ਗੋਪਾਲਦਇਆਲਗੋਬਿਦ
ਦਮੋਦਰਨਿਰਮਲਕਥਾਗਿਆਨ॥ਨਾਨਕਕਉਹਰਿਕੈਰੰਗਿਰਾਗਹੁਚਰਨਕਮਲ
ਸੰਗਿਧਿਆਨ॥੨॥੧॥੩॥ਕੇਦਾਰਾਮਹਲਾ੫ ॥ਹਰਿਕੇਦਰਸਨਕੋਮਨਿ
ਚਾਉ॥ਕਰਿਕਿਰਪਾਸਤਸੰਗਿਮਿਲਾਵਹੁਤੁਮਦੇਵਹੁਅਪੁਨੋਨਾਉ॥ਰਹਾਉ॥
ਕਰਉਸੇਵਾਸਤਪੁਰਖਪਿਆਰੇਜਤਸੁਨੀਐਤਤਮਨਿਰਹਸਾਉ॥ਵਾਰੀਫੇਰੀਸਦ
ਘੁਮਾਈਕਵਨੁਅਨੂਪੁਤੇਰੋਠਾਉ॥੧॥ਸਰਬਪ੍ਰਤਿਪਾਲਹਿਸਗਲਸਮਾਲਹਿ
ਸਗਲਿਆਤੇਰੀਛਾਉ॥ਨਾਨਕਕੇਪ੍ਰਭਪੁਰਖਬਿਧਾਤੇਘਟਿਘਟਿਤੁਝਹਿਦਿਖਾ
ਉ॥੨॥੨॥੪॥ਕੇਦਾਰਾਮਹਲਾ੫ ॥ਪ੍ਰਿਅਕੀਪ੍ਰੀਤਿਪਿਆਰੀ॥ਮਗਨਮ
ਨੈਮਹਿਚਿਤਵਉਆਸਾਨੈਨਹੁਤਾਰਤੁਹਾਰੀ॥ਰਹਾਉ॥ਓਇਦਿਨਪਹਰਮੂਰਤਪ
ਲਕੈਸੇਓਇਪਲਘਰੀਕਿਹਾਰੀ॥ਖੂਲੇਕਪਟਧਪਟਬੁਝਿਤ੍ਰਿਸਨਾਜੀਵਉਪੇ
ਖਿਦਰਸਾਰੀ॥੧॥ਕਵਨੁਸੁਜਤਨੁਉਪਾਉਕਿਨੇਹਾਸੇਵਾਕਉਨਬੀਚਾਰੀ॥ਮਾਨੁ
ਅਭਿਮਾਨੁਮੋਹੁਤਜਿਨਾਨਕਸੰਤਹਸੰਗਿਉਧਾਰੀ॥੨॥੩॥੫॥ਕੇਦਾਰਾਮਹਲਾ
੫ ॥ਹਰਿਹਰਿਹਰਿਗੁਨਗਾਵਹੁ॥ਕਰਹੁਕ੍ਰਿਪਾਗੋਪਾਲਗੋਬਿਦੇਅਪਨਾ
ਨਾਮੁਜਪਾਵਹੁ॥ਰਹਾਉ॥ਕਾਢਿਲੀਏਪ੍ਰਭਆਨਬਿਖੈਤੇਸਾਧਸੰਗਿਮਨੁਲਾਵ

ਭ੍ਰਾਤ੍ਰਮੁਭਉਮੋਹੁਕਾਟਿਓਗੁਰਬਚਨੀਅਪਨਾਦਰਸੁਦਿਖਾਵਹੁ॥੧॥ਸਭਕੀਰੇਨ
ਹੋਇਮਨੁਮੇਰਾਅਹੰਬੁਧਿਤਜਾਵਹੁ॥ਅਪਨੀਭਗਤਿਦੇਹਿਦਇਆਲਾਵਡਭਾਗੀ
ਨਾਨਕਹਰਿਪਾਵਹੁ॥੨॥੪॥੬॥ਕੇਦਾਰਾਮਹਲਾ੫ ॥ਹਰਿਬਿਨੁਜਨਮੁਅ
ਕਾਰਥਜਾਤ॥ਤਜਿਗੋਪਾਲਆਨਰੰਗਿਰਾਚਤਮਿਥਿਆਪਹਿਰਤਖਾਤ॥ਰਹਾ
ਉ॥ਧਨੁਜੋਬਨੁਸੰਪੈਸੁਖਭੋਗਵੈਸੰਗਿਨਨਿਬਹਤਮਾਤ॥ਮ੍ਰਿਗਤ੍ਰਿਸਨਾਦੇਖਿਰ
ਚਿਓਬਾਵਰਦ੍ਰੁਮਛਾਇਆਰੰਗਿਰਾਤ॥੧॥ਮਾਨਮੋਹਮਹਾਮਦਮੋਹਤਕਾਮਕ੍ਰੋਧਕੈ
ਖਾਤ॥ਕਰੁਗਹਿਲੇਹੁਦਾਸਨਾਨਕਕਉਪ੍ਰਭਜੀਉਹੋਇਸਹਾਤ॥੨॥੫॥੭॥
ਕੇਦਾਰਾਮਹਲਾ੫ ॥ਹਰਿਬਿਨੁਕੋਇਨਚਾਲਸਿਸਾਥ॥ਦੀਨਨਾਥਕਰੁ
ਣਾਪਤਿਸੁਆਮੀਅਨਾਥਾਕੇਨਾਥ॥ਰਹਾਉ॥ਸੁਤਸੰਪਤਿਬਿਖਿਆਰਸਭੋਗਵ
ਤਨਹਨਿਬਹਤਜਮਕੈਪਾਥ॥ਨਾਮੁਨਿਧਾਨੁਗਾਉਗੁਨਗੋਬਿਦਉਧਰੁਸਾਗਰ
ਕੇਖਾਤ॥੧॥ਸਰਨਿਸਮਰਥਅਕਥਅਗੋਚਰਹਰਿਸਿਮਰਤਦੁਖਲਾਥ॥ਨਾਨ
ਕਦੀਨਧੂਰਿਜਨਬਾਂਛਤਮਿਲੈਲਿਖਤਧੁਰਿਮਾਥ॥੨॥੬॥੮॥

ਕੇਦਾਰਾਮਹਲਾ੫ ਘਰੁ੫ ੴਸਤਿਗੁਰਪ੍ਰਸਾਦਿ॥

॥ਬਿਸਰਤਨਾਹਿਮਨਤੇਹਰੀ॥ਅਬਇਹਪ੍ਰੀਤਿਮਹਾਪ੍ਰਬਲਭਈਆਨਬਿਖੈਜਰੀ
॥ਰਹਾਉ॥ਬੂੰਦਕਹਾਤਿਆਗਿਚਾਤ੍ਰਿਕਮੀਨਰਹਤਨਘਰੀ॥ਗੁਨਗੋਪਾਲਉਚ
ਰੁਸਨਾਟੇਵਏਹਪਰੀ॥੧॥ਮਹਾਨਾਦਕੁਰੰਕਮੋਹਿਓਬੇਧਿਤੀਖਨਸਰੀ॥ਪ੍ਰਭਚ
ਰਨਕਮਲਰਸਾਲਨਾਨਕਗਾਠਿਬਾਧਿਧਰੀ॥੨॥੧॥੯॥ਕੇਦਾਰਾਮਹਲਾ੫
॥ਪ੍ਰੀਤਮਬਸਤਰਿਦਮਹਿਖੋਰ॥ਭਰਮਭੀਤਿਨਿਵਾਰਿਠਾਕੁਰਗਹਿਲੇਹੁ
ਅਪਨੀਓਰ॥੧॥ਰਹਾਉ॥ਅਧਿਕਗਰਤਸੰਸਾਰਸਾਗਰਕਰਿਦਇਆਚਾਰਹੁ
ਧੋਰ॥ਸੰਤਸੰਗਿਹਰਿਚਰਨਬੋਹਿਥਉਧਰਤੇਲੈਮੋਰ॥੧॥ਗਰਭਕੁੰਟਮਹਿਜਿ
ਨਿਧਾਰਿਓਨਹੀਬਿਖੈਬਨਮਹਿਹੋਰ॥ਹਰਿਸਕਤਸਰਨਸਮਰਥਨਾਨਕਆਨ
ਹੀਨਿਹੋਰ॥੨॥੨॥੧੦॥ਕੇਦਾਰਾਮਹਲਾ੫ ॥ਰਸਨਾਰਾਮਰਾਮਬਖਾਨੁ॥

ਗੁਨਗੋਪਾਲਉਚਾਰੁਦਿਨੁਰੈਨਿਭਏਕਲਮਲਹਾਨ॥ਰਹਾਉ॥ਤਿਆਗਿਚਲਨਾ
ਸਗਲਸੰਪਤਕਾਲੁਸਿਰਿਪਰਿਜਾਨੁ॥ਮਿਥਨਮੋਹਦੁਰੰਤਆਸਾਝੂਠੁਸਰਪਰਮਾਨੁ॥ ੫੧੧
੧॥ਸਤਿਪੁਰਖਅਕਾਲਮੂਰਤਿਰਿਦੈਧਾਰਹੁਧਿਆਨੁ॥ਨਾਮੁਨਿਧਾਨੁਲਾਭੁਨਾਨਕਬ
ਸਤੁਇਹਪਰਵਾਨੁ॥੨॥੩॥੧੧॥ਕੇਦਾਰਾਮਹਲਾ੫ ॥ਹਰਿਕੇਨਾਮਕੋਆ
ਧਾਰੁ॥ਕਲਿਕਲੇਸਨਕਛੂਬਿਆਪੈਸੰਤਸੰਗਿਬਿਉਹਾਰੁ॥ਰਹਾਉ॥ਕਰਿਅਨੁ
ਗ੍ਰਹੁਆਪਿਰਾਖਿਓਨਹਉਪਜਤਉਬੇਕਾਰੁ॥ਜਿਸੁਪਰਾਪਤਿਹੋਇਸਿਮਰੈਤਿਸੁਦ
ਹਤਨਹਸੰਸਾਰੁ॥੧॥ਸੁਖਮੰਗਲਆਨੰਦਹਰਿਹਰਿਪ੍ਰਭਚਰਨਅੰਮ੍ਰਿਤਸਾਰੁ॥ਨਾਨਕ
ਦਾਸਸਰਨਾਗਤੀਤੇਰੇਸੰਤਨਾਕੀਛਾਰੁ॥੨॥੪॥੧੨॥ਕੇਦਾਰਾਮਹਲਾ੫ ॥
ਹਰਿਕੇਨਾਮਬਿਨੁਧ੍ਰਿਗੁਸ੍ਰੋਤ॥ਜੀਵਨਰੂਪਬਿਸਾਰਿਜੀਵਹਿਤਿਹਕਤਜੀਵਨਹੋ
ਤ॥ਰਹਾਉ॥ਖਾਤਪੀਤਅਨੇਕਬਿੰਜਨਜੈਸੇਭਾਰਬਾਹਕਖੋਤ॥ਆਠਪਹਰਮਹਾ
ਸ੍ਰਮੁਪਾਇਆਜੈਸੇਬਿਰਖਜੰਤੀਜੋਤ॥੧॥ਤਜਿਗੋੁਪਾਲਜਿਆਨਲਾਗੇਸੇਬਹੁਪ੍ਰ
ਕਾਰਿਰੋਤ॥ਕਰਜੋਰਿਨਾਨਕਦਾਨੁਮਾਗੈਹਰਿਰਖਉਕੰਠਿਪਰੋਤ॥੨॥੫॥੧੩॥ਕੇਦ
ਾਰਾਮਹਲਾ੫ ॥ਸੰਤਹਧੂਰਿਲੇਮੁਖਿਮਲੀ॥ਗੁਣਾਅਚੁਤਸਦਾਪੂਰਨਨਹ
ਦੋਖਬਿਆਪਹਿਕਲੀ॥ਰਹਾਉ॥ਗੁਰਬਚਨਿਕਾਰਜਸਰਬਪੂਰਨਈਤਊਤਨਹ
ਲੀ॥ਪ੍ਰਭਏਕਅਨਿਕਸਰਬਤਪੂਰਨਬਿਖੈਅਗਨਿਨਜਲੀ॥੧॥ਗਹਿਭੁਜਾਲੀ
ਨੋਦਾਸੁਅਪਨੋਜੋਤਿਜੋਤੀਰਲੀ॥ਪ੍ਰਭਚਰਨਸਰਨਅਨਾਥੁਆਇਓਨਾਨਕਹਰਿ
ਸੰਗਿਚਲੀ॥੨॥੬॥੧੪॥ਕੇਦਾਰਾਮਹਲਾ੫ ॥ਹਰਿਕੇਨਾਮਕੀਮਨਰੁਚੈ॥
ਕੋਟਿਸਾਂਤਿਅਨੰਦਪੂਰਨਜਲਤਛਾਤੀਬੁਝੈ॥ਰਹਾਉ॥ਸੰਤਮਾਰਗਿਚਲਤਪ੍ਰਾਨੀ
ਪਤਿਤਉਧਰੇਮੁਚੈ॥ਰੇਨੁਜਨਕੀਲਗੀਮਸਤਕਿਅਨਿਕਤੀਰਥਸੁਚੈ॥੧॥ਚਰਨਕ
ਮਲਧਿਆਨਭੀਤਰਿਘਟਿਘਟਿਸੁਆਮੀਸੁਝੈ॥ਸਰਨਿਦੇਵਅਪਾਰਨਾਨਕ
ਬਹੁਰਿਜਮੁਨਹੀਲੁਝੈ॥੨॥੭॥੧੫॥

ਕੇਦਾਰਾਛੰਤਮਹਲਾ੫ ੴਸਤਿਗੁਰਪ੍ਰਸਾਦਿ॥

ਮਿਲੁਮੇਰੇਪ੍ਰੀਤਮਪਿਆਰਿਆ॥੧॥ਰਹਾਉ॥ਪੂਰਿਰਹਿਆਸਰਬਤ੍ਰਮੈਸੋਪੁਰਖੁ

ਬਿਧਾਤਾ ॥ ਮਾਰਗੁ ਪ੍ਰਭ ਕਾ ਹਰਿ ਕੀਆ ਸੰਤਨ ਸੰਗਿ ਜਾਤਾ ॥ ਸੰਤਨ ਸੰਗਿ ਜਾਤਾ ਪੁਰਖੁ ਬਿਧਾਤਾ ਘਟਿ ਘਟਿ ਨਦਰਿ ਨਿਹਾਲਿਆ ॥ ਜੋ ਸਰਨੀ ਆਵੈ ਸਰਬ ਸੁਖ ਪਾਵੈ ਤਿਲੁ ਨਹੀ ਭੰਨੈ ਘਾਲਿਆ ॥ ਹਰਿ ਗੁਣ ਨਿਧਿ ਗਾਏ ਸਹਜ ਸੁਭਾਏ ਪ੍ਰੇਮ ਮਹਾ ਰਸ ਮਾਤਾ ॥ ਨਾਨਕ ਦਾਸ ਤੇਰੀ ਸਰਣਾਈ ਤੂ ਪੂਰਨ ਪੁਰਖੁ ਬਿਧਾਤਾ ॥੧॥ ਹਰਿ ਪ੍ਰੇਮ ਭਗਤਿ ਜਨ ਬੇਧਿਆ ਸੇ ਆਨ ਕਤ ਜਾਹੀ ॥ ਮੀਨੁ ਬਿਛੋਹਾ ਨਾ ਸਹੈ ਜਲ ਬਿਨੁ ਮਰਿ ਪਾਹੀ ॥ ਹਰਿ ਬਿਨੁ ਕਿਉ ਰਹੀਐ ਦੂਖ ਕਿਨਿ ਸਹੀਐ ਚਾਤ੍ਰਿਕ ਬੂੰਦ ਪਿਆਸਿਆ ॥ ਕਬ ਰੈਨਿ ਬਿਹਾਵੈ ਚਕਵੀ ਸੁਖੁ ਪਾਵੈ ਸੂਰਜ ਕਿਰਣਿ ਪ੍ਰਗਾਸਿਆ ॥ ਹਰਿ ਦਰਸਿ ਮਨੁ ਲਾਗਾ ਦਿਨਸੁ ਸਭਾਗਾ ਅਨਦਿਨੁ ਹਰਿ ਗੁਣ ਗਾਹੀ ॥ ਨਾਨਕ ਦਾਸੁ ਕਹੈ ਬੇਨੰਤੀ ਕਤ ਹਰਿ ਬਿਨੁ ਪ੍ਰਾਣ ਟਿਕਾਹੀ ॥੨॥ ਸਾਸ ਬਿਨਾ ਜਿਉ ਦੇਹੁਰੀ ਕਤ ਸੋਭਾ ਪਾਵੈ ॥ ਦਰਸ ਬਿਹੂਨਾ ਸਾਧ ਜਨੁ ਖਿਨੁ ਟਿਕਣੁ ਨ ਆਵੈ ॥ ਹਰਿ ਬਿਨੁ ਜੋ ਰਹਣਾ ਨਰਕੁ ਸੋ ਸਹਣਾ ਚਰਨ ਕਮਲ ਮਨੁ ਬੇਧਿਆ ॥ ਹਰਿ ਰਸਿਕ ਬੈਰਾਗੀ ਨਾਮਿ ਲਿਵ ਲਾਗੀ ਕਤਹੁ ਨ ਜਾਇ ਨਿਖੇਧਿਆ ॥ ਹਰਿ ਸਿਉ ਜਾਇ ਮਿਲਣਾ ਸਾਧਸੰਗਿ ਰਹਣਾ ਸੋ ਸੁਖੁ ਅੰਕਿ ਨ ਮਾਵੈ ॥ ਹੋਹੁ ਕ੍ਰਿਪਾਲ ਨਾਨਕ ਕੇ ਸੁਆਮੀ ਹਰਿ ਚਰਨਹ ਸੰਗਿ ਸਮਾਵੈ ॥੩॥ ਖੋਜਤ ਖੋਜਤ ਪ੍ਰਭ ਮਿਲੇ ਹਰਿ ਕਰੁਣਾ ਧਾਰੇ ॥ ਨਿਰਗੁਣੁ ਨੀਚੁ ਅਨਾਥੁ ਮੈ ਨਹੀ ਦੋਖ ਬੀਚਾਰੇ ॥ ਨਹੀ ਦੋਖ ਬੀਚਾਰੇ ਪੂਰਨ ਸੁਖ ਸਾਰੇ ਪਾਵਨ ਬਿਰਦੁ ਬਖਾਨਿਆ ॥ ਭਗਤਿ ਵਛਲੁ ਸੁਨਿ ਅੰਚਲੋ ਗਹਿਆ ਘਟਿ ਘਟਿ ਪੂਰ ਸਮਾਨਿਆ ॥ ਸੁਖ ਸਾਗਰੋ ਪਾਇਆ ਸਹਜਿ ਸੁਭਾਇਆ ਜਨਮ ਮਰਨ ਦੁਖ ਹਾਰੇ ॥ ਕਰੁ ਗਹਿ ਲੀਨੇ ਨਾਨਕ ਦਾਸ ਅਪਨੇ ਰਾਮ ਨਾਮ ਉਰਿ ਹਾਰੇ ॥੪॥੧॥

ਰਾਗੁ ਕੇਦਾਰਾ ਬਾਣੀ ਕਬੀਰ ਜੀਉ ਕੀ ॥ ੴ ਸਤਿਗੁਰ ਪ੍ਰਸਾਦਿ ॥

ਉਸਤਤਿ ਨਿੰਦਾ ਦੋਊ ਬਿਬਰਜਿਤ ਤਜਹੁ ਮਾਨੁ ਅਭਿਮਾਨਾ ॥ ਲੋਹਾ ਕੰਚਨੁ ਸਮ ਕਰਿ ਜਾਨਹਿ ਤੇ ਮੂਰਤਿ ਭਗਵਾਨਾ ॥੧॥ ਤੇਰਾ ਜਨੁ ਏਕੁ ਆਧੁ ਕੋਈ ॥ ਕਾਮੁ ਕ੍ਰੋਧੁ ਲੋਭੁ ਮੋਹੁ ਬਿਬਰਜਿਤ ਹਰਿ ਪਦੁ ਚੀਨੈ ਸੋਈ ॥੧॥ ਰਹਾਉ ॥ ਰਜ ਗੁਣ ਤਮ ਗੁਣ ਸਤ ਗੁਣ ਕਹੀਐ ਇਹ ਤੇਰੀ ਸਭ ਮਾਇਆ ॥ ਚਉਥੇ ਪਦ ਕਉ ਜੋ ਨਰੁ ਚੀਨੈ ਤਿਨ ਹੀ ਪਰਮ ਪ

ਪਾਇਆ ॥੨॥ ਤੀਰਥ ਬਰਤ ਨੇਮ ਸੁਚਿ ਸੰਜਮ ਸਦਾ ਰਹੈ ਨਿਹਕਾਮਾ ॥ ਤ੍ਰਿਸਨਾ ਅਰੁ ਮਾਇਆ ਭ੍ਰਮੁ ਚੂਕਾ ਚਿਤਵਤ ਆਤਮ ਰਾਮਾ ॥੩॥ ਜਿਹ ਮੰਦਰਿ ਦੀਪਕੁ ਪਰਗਾਸਿਆ ਅੰਧਕਾਰੁ ਤਹ ਨਾਸਾ ॥ ਨਿਰਭਉ ਪੂਰਿ ਰਹੇ ਭ੍ਰਮੁ ਭਾਗਾ ਕਹਿ ਕਬੀਰ ਜਨ ਦਾਸਾ ॥੪॥੧॥

ਕਿਨਹੀ ਬਨਜਿਆ ਕਾਂਸੀ ਤਾਂਬਾ ਕਿਨਹੀ ਲਉਗ ਸੁਪਾਰੀ ॥ ਸੰਤਹੁ ਬਨਜਿਆ ਨਾਮੁ ਗੋਬਿਦ ਕਾ ਐਸੀ ਖੇਪ ਹਮਾਰੀ ॥੧॥ ਹਰਿ ਕੇ ਨਾਮ ਕੇ ਬਿਆਪਾਰੀ ॥ ਹੀਰਾ ਹਾਥਿ ਚੜ੍ਹਿਆ ਨਿਰਮੋਲਕੁ ਛੂਟਿ ਗਈ ਸੰਸਾਰੀ ॥੧॥ ਰਹਾਉ ॥ ਸਾਚੇ ਲਾਏ ਤਉ ਸਚ ਲਾਗੇ ਸਾਚੇ ਕੇ ਬਿਉਹਾਰੀ ॥ ਸਾਚੀ ਬਸਤੁ ਕੇ ਭਾਰ ਚਲਾਏ ਪਹੁਚੇ ਜਾਇ ਭੰਡਾਰੀ ॥੨॥ ਆਪਹਿ ਰਤਨ ਜਵਾਹਰ ਮਾਨਿਕ ਆਪੈ ਹੈ ਪਾਸਾਰੀ ॥ ਆਪੈ ਦਹ ਦਿਸ ਆਪ ਚਲਾਵੈ ਨਿਹਚਲੁ ਹੈ ਬਿਆਪਾਰੀ ॥੩॥ ਮਨੁ ਕਰਿ ਬੈਲੁ ਸੁਰਤਿ ਕਰਿ ਪੈਡਾ ਗਿਆਨ ਗੋਨਿ ਭਰਿ ਡਾਰੀ ॥ ਕਹਤੁ ਕਬੀਰੁ ਸੁਨਹੁ ਰੇ ਸੰਤਹੁ ਨਿਬਹੀ ਖੇਪ ਹਮਾਰੀ ॥੪॥੨॥

ਰੀ ਕਲਵਾਰਿ ਗਵਾਰਿ ਮੂਢ ਮਤਿ ਉਲਟੋ ਪਵਨੁ ਫਿਰਾਵਉ ॥ ਮਨੁ ਮਤਵਾਰ ਮੇਰ ਸਰ ਭਾਠੀ ਅੰਮ੍ਰਿਤ ਧਾਰ ਚੁਆਵਉ ॥੧॥ ਬੋਲਹੁ ਭਈਆ ਰਾਮ ਕੀ ਦੁਹਾਈ ॥ ਪੀਵਹੁ ਸੰਤ ਸਦਾ ਮਤਿ ਦੁਰਲਭ ਸਹਜੇ ਪਿਆਸ ਬੁਝਾਈ ॥੧॥ ਰਹਾਉ ॥ ਭੈ ਬਿਚਿ ਭਾਉ ਭਾਇ ਕੋਊ ਬੂਝਹਿ ਹਰਿ ਰਸੁ ਪਾਵੈ ਭਾਈ ॥ ਜੇਤੇ ਘਟ ਅੰਮ੍ਰਿਤੁ ਸਭ ਹੀ ਮਹਿ ਭਾਵੈ ਤਿਸਹਿ ਪੀਆਈ ॥੨॥ ਨਗਰੀ ਏਕੈ ਨਉ ਦਰਵਾਜੇ ਧਾਵਤੁ ਬਰਜਿ ਰਹਾਈ ॥ ਤ੍ਰਿਕੁਟੀ ਛੂਟੈ ਦਸਵਾ ਦਰੁ ਖੂਲ੍ਹੈ ਤਾ ਮਨੁ ਖੀਵਾ ਭਾਈ ॥੩॥ ਅਭੈ ਪਦ ਪੂਰਿ ਤਾਪ ਤਹ ਨਾਸੇ ਕਹਿ ਕਬੀਰ ਬੀਚਾਰੀ ॥ ਉਬਟ ਚਲੰਤੇ ਇਹੁ ਮਦੁ ਪਾਇਆ ਜੈਸੇ ਖੋਂਦ ਖੁਮਾਰੀ ॥੪॥੩॥

ਕਾਮਿ ਕ੍ਰੋਧਿ ਤ੍ਰਿਸਨਾ ਕੇ ਲੀਨੇ ਗਤਿ ਨਹੀ ਏਕੈ ਜਾਨੀ ॥ ਫੂਟੀ ਆਖੈ ਕਛੂ ਨ ਸੂਝੈ ਬੂਡਿ ਮੂਏ ਬਿਨੁ ਪਾਨੀ ॥੧॥ ਚਲਤ ਕਤ ਟੇਢੇ ਟੇਢੇ ਟੇਢੇ ॥ ਅਸਤਿ ਚਰਮ ਬਿਸਟਾ ਕੇ ਮੂੰਦੇ ਦੁਰਗੰਧ ਹੀ ਕੇ ਬੇਢੇ ॥੧॥ ਰਹਾਉ ॥ ਰਾਮ ਨ ਜਪਹੁ ਕਵਨ ਭ੍ਰਮ ਭੂਲੇ ਤੁਮ ਤੇ ਕਾਲੁ ਨ ਦੂਰੇ ॥ ਅਨਿਕ ਜਤਨ ਕਰਿ ਇਹੁ ਤਨੁ ਰਾਖਹੁ ਰਹੈ ਅਵਸਥਾ ਪੂਰੇ ॥੨॥ ਆਪਨ ਕੀਆ ਕਛੂ ਨ ਹੋਵੈ ਕਿਆ ਕੋ ਕਰੈ ਪਰਾਨੀ ॥ ਜਾ ਤਿਸੁ ਭਾਵੈ ਸਤਿਗੁਰੁ ਭੇਟੈ ਏਕੋ ਨਾਮੁ ਬਖਾਨੀ ॥੩॥ ਬਲੂਆ ਕੇ ਘਰੂਆ ਮਹਿ ਬਸਤੇ ਫੁਲਵਤ ਦੇਹ ਅਇਆਨੇ ॥ ਕਹੁ ਕਬੀਰ ਜਿਹ ਰਾਮੁ ਨ ਚੇਤਿਓ ਬੂ

ਤੇਬਹੁਤੁਸਿਆਨੇ॥੪॥੪॥ ॥ਟੇਢੀਪਾਗਟੇਢੇਚਲੇਲਾਗੇਬੀਰੇਖਾਨ॥ਭਾਉ
ਭਗਤਿਸਿਉਕਾਜੁਨਕਛੂਐਮੇਰੋਕਾਮੁਦੀਵਾਨ॥੧॥ਰਾਮੁਬਿਸਾਰਿਓਹੈਅਭਿਮਾ
ਨਿ॥ਕਨਿਕਕਾਮਨੀਮਹਾਸੁੰਦਰੀਪੇਖਿਪੇਖਿਸਚੁਮਾਨਿ॥੧॥ਰਹਾਉ॥ਲਾਲਚਝੂ
ਠਬਿਕਾਰਮਹਾਮਦਇਹਬਿਧਿਅਉਧਬਿਹਾਨਿ॥ਕਹਿਕਬੀਰਅੰਤਕੀਬੇਰਆ
ਇਲਾਗੋਕਾਲੁਨਿਦਾਨਿ॥੨॥੫॥ ॥ਚਾਰਿਦਿਨਅਪਨੀਨਉਬਤਿਚਲੇਬ
ਜਾਇ॥ਇਤਨਕੁਖਟੀਆਗਠੀਆਮਟੀਆਸੰਗਿਨਕਛੁਲੈਜਾਇ॥੧॥ਰਹਾ
ਉ॥ਦਿਹਰੀਬੈਠੀਮਿਹਰੀਰੋਵੈਦੁਆਰੈਲਉਸੰਗਮਾਇ॥ਮਰਹਟਲਗਿਸਭੁਲੋਗੁ
ਕੁਟੰਬੁਮਿਲਿਹੰਸੁਇਕੇਲਾਜਾਇ॥੧॥ਵੈਸੁਤਵੈਬਿਤਵੈਪੁਰਪਾਟਨਬਹੁਰਿਨ
ਦੇਖੈਆਇ॥ਕਹਤੁਕਬੀਰੁਰਾਮਕੀਨਸਿਮਰਹੁਜਨਮੁਅਕਾਰਥਜਾਇ॥੨॥੬॥

ਰਾਗੁਕੇਦਾਰਾਬਾਣੀਰਵਿਦਾਸਜੀਉਕੀ॥ ੧ੴਸਤਿਗੁਰਪ੍ਰਸਾਦਿ॥
ਖਟੁਕਰਮਕੁਲਸੰਜੁਗਤੁਹੈਹਰਿਭਗਤਿਹਿਰਦੈਨਾਹਿ॥ਚਰਨਾਰਬਿੰਦਨਕਥਾਭਾ
ਵੈਸੁਪਚਤੁਲਿਸਮਾਨਿ॥੧॥ਰੇਚਿਤਚੇਤਿਚੇਤਅਚੇਤ॥ਕਾਹੇਨਬਾਲਮੀਕਹਿਦੇਖੁ
॥ਕਿਸੁਜਾਤਿਤੇਕਿਹਪਦਹਿਅਮਰਿਓਰਾਮਭਗਤਿਬਿਸੇਖ॥੧॥ਰਹਾਉ॥ਸੁਆ
ਨਸਤ੍ਰੁਅਜਾਤੁਸਭਤੇਕਿਸਨਲਾਵੈਹੇਤੁ॥ਲੋਗੁਬਪੁਰਾਕਿਆਸਰਾਹੈਤੀਨਿਲੋਕਪ੍ਰ
ਵੇਸ॥੨॥ਅਜਾਮਲੁਪਿੰਗੁਲਾਲੁਭਤੁਕੁੰਚਰੁਗਏਹਰਿਕੈਪਾਸਿ॥ਐਸੇਦੁਰਮਤਿ
ਨਿਸਤਰੇਤੂਕਿਉਨਤਰਹਿਰਵਿਦਾਸ॥੩॥੧॥

ਰਾਗੁਭੈਰਉਮਹਲਾ੧ ਘਰੁ੧ਚਉਪਦੇ॥੧ੴਸਤਿਨਾਮੁਕਰਤਾਪੁਰਖੁਨਿਰਭਉਨਿਰਵੈਰੁ ੫੧੯
ਅਕਾਲਮੂਰਤਿਅਜੂਨੀਸੈਭੰਗੁਰਪ੍ਰਸਾਦਿ॥
ਤੁਝਤੇਬਾਹਰਿਕਿਛੂਨਹੋਇ॥ਤੂਕਰਿਕਰਿਦੇਖਹਿਜਾਣਹਿਸੋਇ॥੧॥ਕਿਆਕ
ਹੀਐਕਿਛੁਕਹੀਨਜਾਇ॥ਜੋਕਿਛੁਅਹੈਸਭਤੇਰੀਰਜਾਇ॥੧॥ਰਹਾਉ॥ਜੋਕਿਛੁ
ਕਰਣਾਸੁਤੇਰੈਪਾਸਿ॥ਕਿਸੁਆਗੈਕੀਚੈਅਰਦਾਸਿ॥੨॥ਆਖਣੁਸੁਨਣਾਤੇਰੀਬਾ
ਣੀ॥ਤੂਆਪੇਜਾਣਹਿਸਰਬਵਿਡਾਣੀ॥੩॥ਕਰੇਕਰਾਏਜਾਣੈਆਪਿ॥ਨਾਨਕਦੇਖੈ
ਥਾਪਿਉਥਾਪਿ॥੪॥੧॥

੧ੴਸਤਿਗੁਰਪ੍ਰਸਾਦਿ॥ਰਾਗੁਭੈਰਉਮਹਲਾ੧ ਘਰੁ੨
ਗੁਰਕੈਸਬਦਿਤਰੇਮੁਨਿਕੇਤੇਇੰਦ੍ਰਾਦਿਕਬ੍ਰਹਮਾਦਿਤਰੇ॥ਸਨਕਸਨੰਦਨਤਪਸੀਜ
ਨਕੇਤੇਗੁਰਪ੍ਰਸਾਦੀਪਾਰਿਪਰੇ॥੧॥ਭਵਜਲੁਬਿਨੁਸਬਦੈਕਿਉਤਰੀਐ॥ਨਾਮਬਿ
ਨਾਜਗੁਰੋਗਿਬਿਆਪਿਆਦੁਬਿਧਾਡੁਬਿਡੁਬਿਮਰੀਐ॥੧॥ਰਹਾਉ॥ਗੁਰੁਦੇਵਾ
ਗੁਰੁਅਲਖਅਭੇਵਾਤ੍ਰਿਭਵਣਸੋਝੀਗੁਰਕੀਸੇਵਾ॥ਆਪੇਦਾਤਿਕਰੀਗੁਰਿਦਾਤੈ
ਪਾਇਆਅਲਖਅਭੇਵਾ॥੨॥ਮਨੁਰਾਜਾਮਨੁਮਨਤੇਮਾਨਿਆਮਨਸਾਮਨਹਿਸ
ਮਾਈ॥ਮਨੁਜੋਗੀਮਨੁਬਿਨਸਿਬਿਓਗੀਮਨੁਸਮਝੈਗੁਣਗਾਈ॥੩॥ਗੁਰਤੇਮਨੁ
ਮਾਰਿਆਸਬਦੁਵੀਚਾਰਿਆਤੇਵਿਰਲੇਸੰਸਾਰਾ॥ਨਾਨਕਸਾਹਿਬੁਭਰਿਪੁਰਿਲੀ
ਣਾਸਾਚਸਬਦਿਨਿਸਤਾਰਾ॥੪॥੧॥੨॥ਭੈਰਉਮਹਲਾ੧ ॥ਨੈਨੀਦ੍ਰਿਸਟਿ
ਨਹੀਤਨੁਹੀਨਾਜਰਿਜੀਤਿਆਸਿਰਿਕਾਲੋ॥ਰੂਪੁਰੰਗੁਰਹਸੁਨਹੀਸਾਚਾਕਿਉਛੋ
ਡੈਜਮਜਾਲੋ॥੧॥ਪ੍ਰਾਣੀਹਰਿਜਪਿਜਨਮੁਗਇਓ॥ਸਾਚਸਬਦਬਿਨੁਕਬਹੁ
ਨਛੂਟਸਿਬਿਰਥਾਜਨਮੁਭਇਓ॥੧॥ਰਹਾਉ॥ਤਨਮਹਿਕਾਮੁਕ੍ਰੋਧੁਹਉਮਮਤ
ਕਠਿਨਪੀਰਅਤਿਭਾਰੀ॥ਗੁਰਮੁਖਿਰਾਮਜਪਹੁਰਸੁਰਸਨਾਇਨਬਿਧਿਤਰੁਤੂਤਾਰੀ
॥੨॥ਬਹਰੇਕਰਨਅਕਲਿਭਈਹੋਛੀਸਬਦਸਹਜੁਨਹੀਬੂਝਿਆ॥ਜਨਮੁਪਦਾ
ਰਥੁਮਨਮੁਖਿਹਾਰਿਆਬਿਨੁਗੁਰਅੰਧੁਨਸੂਝਿਆ॥੩॥ਰਹੈਉਦਾਸੁਆਸਨਿਰ
ਾਸਹਜਧਿਆਨਬੈਰਾਗੀ॥ਪ੍ਰਣਵਤਿਨਾਨਕਗੁਰਮੁਖਿਛੂਟਸਿਰਾਮਨਾਮਿਲਿਵ

ਬਾਣੀ॥੪॥੨॥੩॥ ਭੈਰਉ ਮਹਲਾ ੧ ॥ਭੂੰਡੀਚਾਲਚਰਨਕਰਖਿਸਰੇਤੁਚਾਦੇ
ਹਕੁਮਲਾਨੀ॥ਨੇਤ੍ਰੀਧੁੰਧਿਕਰਨਭਏਬਹਰੇਮਨਮੁਖਿਨਾਮੁਨਜਾਨੀ॥੧॥ਅੰਧੁਲੇਕਿ
ਆਪਾਇਆਜਗਿਆਇ॥ਰਾਮੁਰਿਦੈਨਹੀਗੁਰਕੀਸੇਵਾਚਾਲੇਮੂਲੁਗਵਾਇ॥੧॥
ਰਹਾਉ॥ਜਿਹਵਾਰੰਗਿਨਹੀਹਰਿਰਾਤੀਜਬਬੋਲੈਤਬਫੀਕੇ॥ਸੰਤਜਨਾਕੀਨਿੰਦਾਵਿ
ਆਪਸਿਪਸੂਭਏਕਦੇਹੋਹਿਨਨੀਕੇ॥੨॥ਅੰਮ੍ਰਿਤਕਾਰਸੁਵਿਰਲੀਪਾਇਆਸਤਿ
ਗੁਰਮੇਲਿਮਿਲਾਏ॥ਜਬਲਗੁਸਬਦਿਭੇਦੁਨਹੀਆਇਆਤਬਲਗੁਕਾਲੁ
ਸੰਤਾਏ॥੩॥ਅਨਕੋਦਰੁਘਰੁਕਬਹੂਨਜਾਨਸਿਏਕੋਦਰੁਸਚਿਆਰਾ॥ਗੁਰਪਰਸਾ
ਦਿਪਰਮਪਦੁਪਾਇਆਨਾਨਕੁਕਹੈਵਿਚਾਰਾ॥੪॥੩॥੪॥ ਭੈਰਉ ਮਹਲਾ ੧
॥ਸਗਲੀਰੈਣਿਸੋਵਤਗਲਿਫਾਹੀਦਿਨਸੁਜੰਜਾਲਿਗਵਾਇਆ॥ਖਿਨੁਪਲੁ
ਘੜੀਨਹੀਪ੍ਰਭੁਜਾਨਿਆਜਿਨਿਇਹੁਜਗਤੁਉਪਾਇਆ॥੧॥ਮਨਰੇਕਿਉਛੂਟ
ਸਿਦੁਖੁਭਾਰੀ॥ਕਿਆਲੇਆਵਸਿਕਿਆਲੇਜਾਵਸਿਰਾਮਜਪਹੁਗੁਣਕਾਰੀ॥੧
॥ਰਹਾਉ॥ਊਂਧਉਕਵਲੁਮਨਮੁਖਮਤਿਹੋਛੀਮਨਿਅੰਧੈਸਿਰਿਧੰਧਾ॥ਕਾਲੁਬਿਕਾ
ਲੁਸਦਾਸਿਰਿਤੇਰੈਬਿਨੁਨਾਵੈਗਲਿਫੰਧਾ॥੨॥ਡਗਰੀਚਾਲਨੇਤ੍ਰਫੁਨਿਅੰਧੁਲੇ
ਸਬਦਸੁਰਤਿਨਹੀਭਾਈ॥ਸਾਸਤ੍ਰਬੇਦਤ੍ਰੈਗੁਣਹੈਮਾਇਆਅੰਧੁਲਉਧੰਧੁਕਮਾ
ਈ॥੩॥ਖੋਇਓਮੂਲੁਲਾਭੁਕਹਪਾਵਸਿਦੁਰਮਤਿਗਿਆਨਵਿਹੂਣੇ॥ਸਬਦੁਬੀ
ਚਾਰਿਰਾਮਰਸੁਚਾਖਿਆਨਾਨਕਸਾਚਿਪਤੀਣੇ॥੪॥੪॥੫॥ ਭੈਰਉ ਮਹਲਾ ੧
॥ਗੁਰਕੈਸੰਗਿਰਹੈਦਿਨਰਾਤੀਰਾਮੁਰਸਨਿਰੰਗਿਰਾਤਾ॥ਅਵਰੁਨਜਾਣਸਿ
ਸਬਦੁਪਛਾਣਸਿਅੰਤਰਿਜਾਣਿਪਛਾਤਾ॥੧॥ਸੋਜਨੁਐਸਾਮੈਮਨਿਭਾਵੈ॥ਆ
ਪੁਮਾਰਿਅਪਰੰਪਰਿਰਾਤਾਗੁਰਕੀਕਾਰਕਮਾਵੈ॥੧॥ਰਹਾਉ॥ਅੰਤਰਿਬਾਹਰਿਪੁਰ
ਖੁਨਿਰੰਜਨੁਆਦਿਪੁਰਖੁਆਦੇਸੋ॥ਘਟਘਟਅੰਤਰਿਸਰਬਨਿਰੰਤਰਿਰਵਿਰਹਿ
ਆਸਚੁਵੇਸੋ॥੨॥ਸਾਚਿਰਤੇਸਚੁਅੰਮ੍ਰਿਤੁਜਿਹਵਾਮਿਥਿਆਮੈਲੁਨਰਾਈ॥ਨਿ
ਰਮਲਨਾਮੁਅੰਮ੍ਰਿਤਰਸੁਚਾਖਿਆਸਬਦਿਰਤੇਪਤਿਪਾਈ॥੩॥ਗੁਣੀਗੁਣੀ
ਮਿਲਿਲਾਹਾਪਾਵਸਿਗੁਰਮੁਖਿਨਾਮਿਵਡਾਈ॥ਸਗਲੇਦੂਖਮਿਟਹਿਗੁਰਸੇਵਾ

ਨਕਨਾਮੁਸਖਾਈ॥੪॥੫॥੬॥ ਭੈਰਉ ਮਹਲਾ ੧ ॥ਹਿਰਦੈਨਾਮੁਸਰਬਧ
ਨੁਧਾਰਣੁਗੁਰਪਰਸਾਦੀਪਾਈਐ॥ਅਮਰਪਦਾਰਥਤੇਕਿਰਤਾਰਥਸਹਜਧਿਆ
ਨਿਲਿਵਲਾਈਐ॥੧॥ਮਨਰੇਰਾਮਭਗਤਿਚਿਤੁਲਾਈਐ॥ਗੁਰਮੁਖਿਰਾਮਨ
ਮੁਜਪਿਹਿਰਦੈਸਹਜਸੇਤੀਘਰਿਜਾਈਐ॥੧॥ਰਹਾਉ॥ਭਰਮੁਭੇਦੁਭਉਕਬਹੁ
ਨਛੂਟਸਿਆਵਤਜਾਤਨਜਾਨੀ॥ਬਿਨੁਹਰਿਨਾਮਕੋਮੁਕਤਿਨਪਾਵਸਿਡੂਬਿਮੁਏਬਿ
ਨੁਪਾਨੀ॥੨॥ਧੰਧਾਕਰਤਸਗਲੀਪਤਿਖੋਵਸਿਭਰਮੁਨਮਿਟਸਿਗਵਾਰਾ॥ਬਿਨੁ
ਗੁਰਸਬਦਮੁਕਤਿਨਹੀਕਬਹੀਅੰਧੁਲੇਧੰਧੁਪਸਾਰਾ॥੩॥ਅਕੁਲਨਿਰੰਜਨਸਿਉ
ਮਨੁਮਾਨਿਆਮਨਹੀਤੇਮਨੁਮੂਆ॥ਅੰਤਰਿਬਾਹਰਿਏਕੋਜਾਨਿਆਨਾਨਕਅਵ
ਰੁਨਦੂਆ॥੪॥੬॥੭॥ ਭੈਰਉ ਮਹਲਾ ੧ ॥ਜਗਨਹੋਮਪੁੰਨਤਪਪੂਜਾਦੇ
ਹਦੁਖੀਨਿਤਦੂਖਸਹੈ॥ਰਾਮਨਾਮਬਿਨੁਮੁਕਤਿਨਪਾਵਸਿਮੁਕਤਿਨਾਮਿਗੁਰਮੁਖਿ
ਲਹੈ॥੧॥ਰਾਮਨਾਮਬਿਨੁਬਿਰਥੇਜਗਿਜਨਮਾ॥ਬਿਖੁਖਾਵੈਬਿਖੁਬੋਲੀਬੋਲੈ
ਬਿਨੁਨਾਵੈਨਿਹਫਲੁਮਰਿਭ੍ਰਮਨਾ॥੧॥ਰਹਾਉ॥ਪੁਸਤਕਪਾਠਬਿਆਕਰਣਵਖਾ
ਣੈਸੰਧਿਆਕਰਮਤਿਕਾਲਕਰੈ॥ਬਿਨੁਗੁਰਸਬਦਿਮੁਕਤਿਕਹਾਪ੍ਰਾਣੀਰਾਮਨਾਮ
ਬਿਨੁਉਰਝਿਮਰੈ॥੨॥ਡੰਡਕਮੰਡਲਸਿਖਾਸੂਤੁਧੋਤੀਤੀਰਥਿਗਵਨੁਅਤਿਭ੍ਰਮਨੁ
ਕਰੈ॥ਰਾਮਨਾਮਬਿਨੁਸਾਂਤਿਨਆਵੈਜਪਿਹਰਿਹਰਿਨਾਮੁਸੁਪਾਰਿਪਰੈ॥੩॥ਜਟਾ
ਮੁਕਟੁਤਨਿਭਸਮਲਗਾਈਬਸਤ੍ਰਛੋਡਿਤਨਿਨਗਨੁਭਇਆ॥ਰਾਮਨਾਮਬਿਨੁ
ਤ੍ਰਿਪਤਿਨਆਵੈਕਿਰਤਕੈਬਾਂਧੈਭੇਖੁਭਇਆ॥੪॥ਜੇਤੇਜੀਅਜੰਤਜਲਿਥਲਿ
ਮਹੀਅਲਿਜਤ੍ਰਕਤ੍ਰਤੂਸਰਬਜੀਆ॥ਗੁਰਪਰਸਾਦਿਰਾਖਿਲੇਜਨਕਉਹਰਿਰ
ਸੁਨਾਨਕਝੋਲਿਪੀਆ॥੫॥੭॥੮॥

ਰਾਗੁ ਭੈਰਉ ਮਹਲਾ ੩ ਚਉਪਦੇ ਘਰੁ ੧ ੴ ਸਤਿਗੁਰ ਪ੍ਰਸਾਦਿ॥

ਜਾਤਿਕਾਗਰਬੁਨਕਰੀਅਹੁਕੋਈ॥ਬ੍ਰਹਮੁਬਿੰਦੇਸੋਬ੍ਰਾਹਮਣੁਹੋਈ॥੧॥ਜਾਤਿਕ
ਗਰਬੁਨਕਰਿਮੂਰਖਗਵਾਰਾ॥ਇਸੁਗਰਬਤੇਚਲਹਿਬਹੁਤੁਵਿਕਾਰਾ॥੧॥ਰਹਾਉ
॥ਚਾਰੇਵਰਨਆਖੈਸਭੁਕੋਈ॥ਬ੍ਰਹਮੁਬਿੰਦਤੇਸਭਓਪਤਿਹੋਈ॥੨॥ਮਾਟੀਏਕ

ਸਗਲਸੰਸਾਰਾ॥ਬਹੁਬਿਧਿਭਾਂਡੇਘੜੈਕੁਮ੍ਹਾਰਾ॥੩॥ਪੰਚਤਤੁਮਿਲਿਦੇਹੀਕਾਆ
ਕਾਰਾ॥ਘਟਿਵਧਿਕੋਕਰੈਬੀਚਾਰਾ॥੪॥ਕਹਤੁਨਾਨਕਇਹੁਜੀਉਕਰਮਬੰਧੁਹੋਈ॥
ਬਿਨੁਸਤਿਗੁਰਭੇਟੇਮੁਕਤਿਨਹੋਈ॥੫॥੧॥ਭੈਰਉਮਹਲਾ ੩ ॥ਜੋਗੀਗਿਰ੍ਹੀ
ਪੰਡਿਤਭੇਖਧਾਰੀ॥ਏਸੂਤੇਅਪਣੈਅਹੰਕਾਰੀ॥੧॥ਮਾਇਆਮਦਿਮਾਤਾਰਹਿਆਸੋ
ਇ॥ਜਾਗਤੁਰਹੈਨਮੂਸੈਕੋਇ॥੧॥ਰਹਾਉ॥ਸੋਜਾਗੈਜਿਸੁਸਤਿਗੁਰੁਮਿਲੈ॥ਪੰਚਦੂ
ਤਓਹੁਵਸਿਗਤਿਕਰੈ॥੨॥ਸੋਜਾਗੈਜੋਤਤੁਬੀਚਾਰੈ॥ਆਪਿਮਰੈਅਵਰਾਨਹਮਾਰੈ
॥੩॥ਸੋਜਾਗੈਜੋਏਕੋਜਾਣੈ॥ਪਰਕਿਰਤਿਛੋਡੈਤਤੁਪਛਾਣੈ॥੪॥ਚਹੁਵਰਨਾਵਿਚਿ
ਜਾਗੈਕੋਇ॥ਜਮੈਕਾਲੈਤੇਛੂਟੈਸੋਇ॥੫॥ਕਹਤਨਾਨਕਜਨੁਜਾਗੈਸੋਇ॥ਗਿਆਨ
ਅੰਜਨੁਜਾਕੀਨੇਤ੍ਰੀਹੋਇ॥੬॥੨॥ਭੈਰਉਮਹਲਾ ੩ ॥ਜਾਕਉਰਾਖੈਅਪਣੀ
ਸਰਣਾਈ॥ਸਾਚੇਲਾਗੈਸਾਚਾਫਲੁਪਾਈ॥੧॥ਰੇਜਨਕੈਸਿਉਕਰਹੁਪੁਕਾਰਾ॥ਹੁਕ
ਮੇਹੋਆਹੁਕਮੇਵਰਤਾਰਾ॥੧॥ਰਹਾਉ॥ਏਹੁਆਕਾਰੁਤੇਰਾਹੈਧਾਰਾ॥ਖਿਨਮਹਿਬਿ
ਨਸੈਕਰਤਨਲਾਗੈਬਾਰਾ॥੨॥ਕਰਿਪ੍ਰਸਾਦੁਇਕੁਖੇਲੁਦਿਖਾਇਆ॥ਗੁਰਕਿ
ਰਪਾਤੇਪਰਮਪਦੁਪਾਇਆ॥੩॥ਕਹਤਨਾਨਕੁਮਾਰਿਜੀਵਾਲੇਸੋਇ॥ਐਸਾਬ
ੂਝਹੁਭਰਮਿਨਭੂਲਹੁਕੋਇ॥੪॥੩॥ਭੈਰਉਮਹਲਾ ੩ ॥ਮੈਕਾਮਣਿਮੇ
ਰਾਕੰਤੁਕਰਤਾਰੁ॥ਜੇਹਾਕਰਾਏਤੇਹਾਕਰੀਸੀਗਾਰੁ॥੧॥ਜਾਂਤਿਸੁਭਾਵੈਤਾਂਕਰੇਭੋਗੁ
॥ਤਨੁਮਨੁਸਾਚੇਸਾਹਿਬਜੋਗੁ॥੧॥ਰਹਾਉ॥ਉਸਤਤਿਨਿੰਦਾਕਰੇਕਿਆਕੋਈ॥
ਜਾਂਆਪੇਵਰਤੈਏਕੋਸੋਈ॥੨॥ਗੁਰਪਰਸਾਦੀਪਿਰਮਕਸਾਈ॥ਮਿਲਉਗੀਦ
ਇਆਲਪੰਚਸਬਦਵਜਾਈ॥੩॥ਭਨਤਿਨਾਨਕੁਕਰੇਕਿਆਕੋਇ॥ਜਿਸਨੋ
ਆਪਿਮਿਲਾਵੈਸੋਇ॥੪॥੪॥ਭੈਰਉਮਹਲਾ ੩ ॥ਸੋਮੁਨਿਜਿਮਨਕੀ
ਦੁਬਿਧਾਮਾਰੈ॥ਦੁਬਿਧਾਮਾਰਿਬ੍ਰਹਮੁਬੀਚਾਰੈ॥੧॥ਇਸੁਮਨਕਉਕੋਈਖੋਜਹੁ
ਭਾਈ॥ਮਨੁਖੋਜਤਨਾਮੁਨਉਨਿਧਿਪਾਈ॥੧॥ਰਹਾਉ॥ਮੂਲੁਮੋਹੁਕਰਿਕਰਤੈਜਗਤੁ
ਉਪਾਇਆ॥ਮਮਤਾਲਾਇਭਰਮਿਭੋੁਲਾਇਆ॥੨॥ਇਸੁਮਨਤੇਸਭਪਿੰਡੁਪਰਾ
ਣਾ॥ਮਨਕੈਵੀਚਾਰਿਹੁਕਮੁਬੁਝਿਸਮਾਣਾ॥੩॥ਕਰਮੁਹੋਵੈਗੁਰੁਕਿਰਪਾਕਰੈ॥

ਇਹੁਮਨੁਜਾਗੈਇਸੁਮਨਕੀਦੁਬਿਧਾਮਰੈ॥੪॥ਮਨਕਾਸੁਭਾਉਸਦਾਬੈਰਾਗੀ॥ਸਭ
ਮਹਿਵਸੈਅਤੀਤੁਅਨਰਾਗੀ॥੫॥ਕਹਤਨਾਨਕੁਜੋਜਾਣੈਭੇਉ॥ਆਦਿਪੁਰਖੁਨਿਰੰ ੫੮੧
ਜਨਦੇਉ॥੬॥੫॥ਭੈਰਉਮਹਲਾ ੩ ॥ਰਾਮਨਾਮੁਜਗਤਨਿਸਤਾਰਾ॥ਭਵ
ਜਲੁਪਾਰਿਉਤਾਰਣਹਾਰਾ॥੧॥ਗੁਰਪਰਸਾਦੀਹਰਿਨਾਮੁਸਮ੍ਹਾਲਿ॥ਸਦਹੀਨਿ
ਬਹੈਤੇਰੈਨਾਲਿ॥੧॥ਰਹਾਉ॥ਨਾਮੁਨਚੇਤਹਿਮਨਮੁਖਗਾਵਾਰਾ॥ਬਿਨੁਨਾਵੈਕੈ
ਸੇਪਾਵਹਿਪਾਰਾ॥੨॥ਆਪੇਦਾਤਿਕਰੇਦਾਤਾਰੁ॥ਦੇਵਣਹਾਰੇਕਉਜੈਕਾਰੁ॥੩॥
ਨਦਰਿਕਰੇਸਤਿਗੁਰੂਮਿਲਾਏ॥ਨਾਨਕਹਿਰਦੈਨਾਮੁਵਸਾਏ॥੪॥੬॥ਭੈਰਉ
ਮਹਲਾ ੩ ॥ਨਾਮੇਉਧਰੇਸਭਿਜਿਤਨੇਲੋਅ॥ਗੁਰਮੁਖਿਜਿਨਾਪਰਾਪਤਿ
ਹੋਇ॥੧॥ਹਰਿਜੀਉਅਪਣੀਕ੍ਰਿਪਾਕਰੇਇ॥ਗੁਰਮੁਖਿਨਾਮੁਵਡਿਆਈਦੇਇ
॥੧॥ਰਹਾਉ॥ਰਾਮਨਾਮਿਜਿਨਪ੍ਰੀਤਿਪਿਆਰੁ॥ਆਪਿਉਧਰੇਸਭਿਕੁਲਉਧਾਰ
ਣਹਾਰੁ॥੨॥ਬਿਨੁਨਾਵੈਮਨਮੁਖਜਮਪੁਰਿਜਾਹਿ॥ਅਉਖੇਹੋਵਹਿਚੋਟਾਖਾਹਿ
॥੩॥ਆਪੇਕਰਤਾਦੇਵੈਸੋਇ॥ਨਾਨਕਨਾਮੁਪਰਾਪਤਿਹੋਇ॥੪॥੭॥ਭੈਰਉਮ
ਹਲਾ ੩ ॥ਗੋਵਿੰਦਪ੍ਰੀਤਿਸਨਕਾਦਿਕਉਧਾਰੇ॥ਰਾਮਨਾਮਸਬਦਿਬੀ
ਚਾਰੇ॥੧॥ਹਰਿਜੀਉਅਪਣੀਕਿਰਪਾਧਾਰੁ॥ਗੁਰਮੁਖਿਨਾਮੇਲਗੈਪਿਆਰੁ॥
੧॥ਰਹਾਉ॥ਅੰਤਰਿਪ੍ਰੀਤਿਭਗਤਿਸਾਚੀਹੋਇ॥ਪੂਰੈਗੁਰਿਮੇਲਾਵਾਹੋਇ॥
੨॥ਨਿਜਘਰਿਵਸੈਸਹਜਿਸੁਭਾਇ॥ਗੁਰਮੁਖਿਨਾਮੁਵਸੈਮਨਿਆਇ॥੩॥
ਆਪੇਵੇਖੈਵੇਖਣਹਾਰੁ॥ਨਾਨਕਨਾਮੁਰਖਹੁਉਰਧਾਰਿ॥੪॥੮॥ਭੈਰਉਮਹ
ਲਾ ੩ ॥ਕਲਜੁਗਮਹਿਰਾਮਨਾਮੁਉਰਧਾਰੁ॥ਬਿਨੁਨਾਵੈਮਾਥੈਪਾਵੈਛਾਰੁ
॥੧॥ਰਾਮਨਾਮੁਦੁਲਭੁਹੈਭਾਈ॥ਗੁਰਪਰਸਾਦਿਵਸੈਮਨਿਆਈ॥੧॥ਰਹਾਉ
॥ਰਾਮਨਾਮੁਜਨਭਾਲਹਿਸੋਇ॥ਪੂਰੇਗੁਰਤੇਪ੍ਰਾਪਤਿਹੋਇ॥੨॥ਹਰਿਕਾਭਾ
ਣਾਮੰਨਹਿਸੇਜਨਪਰਵਾਣੁ॥ਗੁਰਕੈਸਬਦਿਨਾਮਨੀਸਾਣੁ॥੩॥ਸੋਸੇਵਹੁ
ਜੋਕਲਰਹਿਆਧਾਰਿ॥ਨਾਨਕਗੁਰਮੁਖਿਨਾਮੁਪਿਆਰਿ॥੪॥੯॥ਭੈਰਉਮਹ
ਲਾ ੩ ॥ਕਲਜੁਗਮਹਿਬਹੁਕਰਮਕਮਾਹਿ॥ਨਾਰੁਤਿਨਕਰਮਥਾਇਪਾਹਿ

॥੧॥ਕਲਜੁਗਮਹਿਰਾਮਨਾਮੁਹੈਸਾਰੁ॥ਗੁਰਮੁਖਿਸਾਚਾਲਾਗੈਪਿਆਰੁ॥੧॥ਰਹਾਉ
॥ਤਨੁਮਨੁਖੋਜਿਘਰੈਮਹਿਪਾਇਆ॥ਗੁਰਮੁਖਿਰਾਮਨਾਮਿਚਿਤੁਲਾਇਆ॥੨॥
ਗਿਆਨਅੰਜਨੁਸਤਿਗੁਰਤੇਹੋਇ॥ਰਾਮਨਾਮੁਰਵਿਰਹਿਆਤਿਹੁਲੋਇ॥੩॥ਕ
ਲਿਜੁਗਮਹਿਹਰਿਜੀਉਏਕੁਹੋਰਰੁਤਿਨਕਾਈ॥ਨਾਨਕਗੁਰਮੁਖਿਹਿਰਦੈਰਾਮਨਾ
ਮੁਲੇਹੁਜਮਾਈ॥੪॥੧੦॥

ਭੈਰਉਮਹਲਾ੩ ਘਰੁ੨ ੴਸਤਿਗੁਰਪ੍ਰਸਾਦਿ॥

ਦੁਬਿਧਾਮਨਮੁਖਰੋਗਿਵਿਆਪੇਤ੍ਰਿਸਨਾਜਲਹਿਅਧਿਕਾਈ॥ਮਰਿਮਰਿਜੰਮ
ਹਿਠਉਰਨਪਾਵਹਿਬਿਰਥਾਜਨਮੁਗਵਾਈ॥੧॥ਮੇਰੇਪ੍ਰੀਤਮਕਰਿਕਿਰਪਾਦੇਹੁਬੁ
ਝਾਈ॥ਹਉਮੈਰੋਗੀਜਗਤੁਉਪਾਇਆਬਿਨੁਸਬਦੈਰੋਗੁਨਜਾਈ॥੧॥ਰਹਾਉ॥
ਸਿੰਮ੍ਰਿਤਿਸਾਸਤ੍ਰਪੜਹਿਮੁਨਿਕੇਤੇਬਿਨੁਸਬਦੈਸੁਰਤਿਨਪਾਈ॥ਤ੍ਰੈਗੁਣਸਭੇਰੋ
ਗਿਵਿਆਪੇਮਮਤਾਸੁਰਤਿਗਵਾਈ॥੨॥ਇਕਿਆਪੇਕਾਢਿਲਏਪ੍ਰਭਿਆਪੇ
ਗੁਰਸੇਵਾਪ੍ਰਭਿਲਾਏ॥ਹਰਿਕਾਨਾਮੁਨਿਧਾਨੋਪਾਇਆਸੁਖੁਵਸਿਆਮਨਿਆਏ
॥੩॥ਚਉਥੀਪਦਵੀਗੁਰਮੁਖਿਵਰਤਹਿਤਿਨਨਿਜਘਰਿਵਾਸਾਪਾਇਆ॥ਪੂਰੈ
ਸਤਿਗੁਰਿਕਿਰਪਾਕੀਨੀਵਿਚਹੁਆਪੁਗਵਾਇਆ॥੪॥ਏਕਸੁਕੀਸਿਰਿਕਾਰਏ
ਕਜਿਨਿਬ੍ਰਹਮਾਬਿਸਨੁਰੁਦ੍ਰੁਉਪਾਇਆ॥ਨਾਨਕਨਿਹਚਲੁਸਾਚਾਏਕੋਨਾਓਹੁ
ਮਰੈਨਜਾਇਆ॥੫॥੧॥੧੧॥ਭੈਰਉਮਹਲਾ੩ ॥ਮਨਮੁਖਿਦੁਬਿਧਾ
ਸਦਾਹੈਰੋਗੀਰੋਗੀਸਗਲਸੰਸਾਰਾ॥ਗੁਰਮੁਖਿਬੂਝਹਿਰੋਗੁਗਵਾਵਹਿਗੁਰਸ
ਬਦੀਵੀਚਾਰਾ॥੧॥ਹਰਿਜੀਉਸਤਸੰਗਤਿਮੇਲਾਇ॥ਨਾਨਕਤਿਸਨੋਦੇਇਵਡਿ
ਆਈਜੋਰਾਮਨਾਮਿਚਿਤੁਲਾਇ॥੧॥ਰਹਾਉ॥ਮਮਤਾਕਾਲਿਸਭਿਰੋਗਿਵਿ
ਆਪੇਤਿਨਜਮਕੀਹੈਸਿਰਿਕਾਰਾ॥ਗੁਰਮੁਖਿਪ੍ਰਾਣੀਜਮੁਨੇੜਿਨਆਵੈਜਿਨਹ
ਰਿਰਾਖਿਆਉਰਿਧਾਰਾ॥੨॥ਜਿਨਹਰਿਕਾਨਾਮੁਨਗੁਰਮੁਖਿਜਾਤਾਸੇਜਗਮਹਿਕਾ
ਹੇਆਇਆ॥ਗੁਰਕੀਸੇਵਾਕਦੇਨਕੀਨੀਬਿਰਥਾਜਨਮੁਗਵਾਇਆ॥੩॥ਨਾਨਕ
ਸੇਪੂਰੇਵਡਭਾਗੀਸਤਿਗੁਰਸੇਵਾਲਾਏ॥ਜੋਇਛਹਿਸੋਈਫਲੁਪਾਵਹਿਗੁਰ

ਬਾਣੀਸੁਖੁਪਾਏ॥੪॥੨॥੧੨॥ਭੈਰਉਮਹਲਾ੩ ॥ਦੁਖਵਿਚਿਜੰਮੈਦੁਖਿ
ਮਰੈਦੁਖਾਵਿਚਿਕਾਰਕਮਾਇ॥ਗਰਭਜੋਨੀਵਿਚਿਕਦੇਨਨਿਕਲੈਬਿਸਟਾਮਾਹਿਸ ੫੮੨
ਮਾਇ॥੧॥ਧ੍ਰਿਗੁਧ੍ਰਿਗੁਮਨਮੁਖਿਜਨਮੁਗਵਾਇਆ॥ਪੂਰੇਗੁਰਕੀਸੇਵਨਕੀਨੀਹ
ਰਿਕਾਨਾਮੁਨਭਾਇਆ॥੧॥ਰਹਾਉ॥ਗੁਰਕਾਸਬਦੁਸਭਿਰੋਗਗਵਾਏਜਿਸਨੋਹਰਿ
ਜੀਉਲਾਏ॥ਨਾਮੇਨਾਮਿਮਿਲੈਵਡਿਆਈਜਿਸਨੋਮੰਨਿਵਸਾਏ॥੨॥ਸਤਿਗੁਰੁ
ਭੇਟੈਤਾਫਲੁਪਾਏਸਚੁਕਰਣੀਸੁਖਸਾਰੁ॥ਸੇਜਨਨਿਰਮਲਜੋਹਰਿਲਾਗੇਹਰਿਨਾਮੇ
ਧਰਹਿਪਿਆਰੁ॥੩॥ਤਿਨਕੀਰੇਣੁਮਿਲੈਤਾਂਮਸਤਕਿਲਾਈਜਿਨਿਸਤਿਗੁਰੁਪੂਰ
ਧਿਆਇਆ॥ਨਾਨਕਤਿਨਕੀਰੇਣੁਪੂਰੈਭਾਗਿਪਾਈਐਜਿਨੀਰਾਮਨਾਮਿਚਿਤੁਲ
ਇਆ॥੪॥੩॥੧੩॥ਭੈਰਉਮਹਲਾ੩ ॥ਸਬਦੁਬੀਚਾਰੇਸੋਜਨੁਸਾਚਾਜਿ
ਨਕੈਹਿਰਦੈਸਾਚਾਸੋਈ॥ਸਾਚੀਭਗਤਿਕਰਹਿਦਿਨੁਰਾਤੀਤਾਂਤਨਿਦੂਖੁਨਹੋਈ॥੧
॥ਭਗਤੁਭਗਤੁਕਹੈਸਭੁਕੋਈ॥ਬਿਨੁਸਤਿਗੁਰਸੇਵੇਭਗਤਿਨਪਾਈਐਪੂਰੈਭਾਗਿ
ਮਿਲੈਪ੍ਰਭੁਸੋਈ॥੧॥ਰਹਾਉ॥ਮਨਮੁਖਮੂਲੁਗਵਾਵਹਿਲਾਭੁਮਾਗਹਿਲਾਹਾਲ
ਭੁਕਿਦੂਹੋਈ॥ਜਮਕਾਲੁਸਦਾਹੈਸਿਰਊਪਰਿਦੂਜੈਭਾਇਪਤਿਖੋਈ॥੨॥ਬਹਲੇ
ਭੇਖਭਵਹਿਦਿਨੁਰਾਤੀਹਉਮੈਰੋਗੁਨਜਾਈ॥ਪੜਿਪੜਿਲੂਝਹਿਬਾਦੁਵਖਾਣਹਿ
ਮਿਲਿਮਾਇਆਸੁਰਤਿਗਵਾਈ॥੩॥ਸਤਿਗੁਰੁਸੇਵਹਿਪਰਮਗਤਿਪਾਵਹਿਨਾ
ਮਿਮਿਲੈਵਡਿਆਈ॥ਨਾਨਕਨਾਮੁਜਿਨਾਮਨਿਵਸਿਆਦਰਿਸਾਚੈਪਤਿਪਾਈ॥
੪॥੪॥੧੪॥ਭੈਰਉਮਹਲਾ੩ ॥ਮਨਮੁਖਆਸਾਨਹੀਉਤਰੈਦੂਜੈਭਾਇ
ਖੁਆਏ॥ਉਦਰੁਨੈਸਾਣੁਨਭਰੀਐਕਬਹੂਤ੍ਰਿਸਨਾਅਗਨਿਪਚਾਏ॥੧॥ਸਦਾਅ
ਨੰਦੁਰਾਮਰਸਿਰਾਤੇ॥ਹਿਰਦੈਨਾਮੁਦੁਬਿਧਾਮਨਿਭਾਗੀਹਰਿਹਰਿਅੰਮ੍ਰਿਤੁਪੀਤ੍ਰਿਪ
ਤਾਤੇ॥੧॥ਰਹਾਉ॥ਆਪੇਪਾਰਬ੍ਰਹਮੁਸ੍ਰਿਸਟਿਜਿਨਿਸਾਜੀਸਿਰਿਸਿਰਿਧੰਧੈ
ਲਾਏ॥ਮਾਇਆਮੋਹੁਕੀਆਜਿਨਿਆਪੇਆਪੇਦੂਜੈਲਾਏ॥੨॥ਤਿਸਨੋਕਿਹੁਕ
ਹੀਐਜੇਦੂਜਾਹੋਵੈਸਭਿਤੁਧੈਮਾਹਿਸਮਾਏ॥ਗੁਰਮੁਖਿਗਿਆਨੁਤਤੁਬੀਚਾਰਾਜੋਤੀ
ਜੋਤਿਮਿਲਾਏ॥੩॥ਸੋਪ੍ਰਭੁਸਾਚਾਸਦਹੀਸਾਚਾਸਾਚਾਸਭੁਆਕਾਰਾ॥ਨਾਨਕਸ

ਤਿਗੁਰਿਸੋਝੀਪਾਈਸਚਿਨਾਮਿਨਿਸਤਾਰਾ॥੪॥੫॥੧੫॥ਭੈਰਉਮਹਲਾ੩
॥ਕਲਿਮਹਿਪ੍ਰੇਤਜਿਨੀਰਾਮੁਨਪਛਾਤਾਸਤਜੁਗਿਪਰਮਹੰਸੁਬੀਚਾਰੀ॥ਦੁ
ਆਪੁਰਿਤ੍ਰੇਤੈਮਾਣਸਵਰਤਹਿਵਿਰਲੈਹਉਮੈਮਾਰੀ॥੧॥ਕਲਿਮਹਿਰਾਮਨਾਮਿ
ਵਡਿਆਈ॥ਜੁਗਿਜੁਗਿਗੁਰਮੁਖਿਏਕੋਜਾਤਾਵਿਣੁਨਾਵੈਮੁਕਤਿਨਪਾਈ॥੧॥
ਰਹਾਉ॥ਹਿਰਦੈਨਾਮੁਲਖੈਜਨੁਸਾਚਾਗੁਰਮੁਖਿਮੰਨਿਵਸਾਈ॥ਆਪਿਤਰੇਸਗਲੇ
ਕੁਲਤਾਰੇਜਿਨੀਰਾਮਨਾਮਿਲਿਵਲਾਈ॥੨॥ਮੇਰਾਪ੍ਰਭੁਹੈਗੁਣਕਾਦਾਤਾਅਵਗਣ
ਸਬਦਿਜਲਾਏ॥ਜਿਨਮਨਿਵਸਿਆਸੇਜਨਸੋਹੇਹਿਰਦੈਨਾਮੁਵਸਾਏ॥੩॥ਘਰੁ
ਦਰੁਮਹਲੁਸਤਿਗੁਰੂਦਿਖਾਇਆਰੰਗਿਸਿਉਰਲੀਆਮਾਣੈ॥ਜੋਕਿਛੁਕਹੈਸੁਭ
ਲਾਕਰਿਮਾਨੈਨਾਨਕਨਾਮੁਵਖਾਣੈ॥੪॥੬॥੧੬॥ਭੈਰਉਮਹਲਾ੩ ॥
ਮਨਸਾਮਨਹਿਸਮਾਇਲੈਗੁਰਸਬਦੀਵੀਚਾਰ॥ਗੁਰਪੂਰੈਤੇਸੋਝੀਪਵੈਫਿਰਿਮਰੈ
ਨਵਾਰੋਵਾਰ॥੧॥ਮਨਮੇਰੇਰਾਮਨਾਮੁਆਧਾਰੁ॥ਗੁਰਪਰਸਾਦਿਪਰਮਪਦੁਪਾਇਆ
ਸਭਇਛਪੁਜਾਵਣਹਾਰੁ॥੧॥ਰਹਾਉ॥ਸਭਮਹਿਏਕੋਰਵਿਰਹਿਆਗੁਰਬਿਨੁ
ਬੂਝਨਪਾਇ॥ਗੁਰਮੁਖਿਪ੍ਰਗਟੁਹੋਆਮੇਰਾਹਰਿਪ੍ਰਭੁਅਨਦਿਨੁਹਰਿਗੁਣਗਾਇ॥
੨॥ਸੁਖਦਾਤਾਹਰਿਏਕੁਹੈਹੋਰਥੈਸੁਖੁਨਪਾਹਿ॥ਸਤਿਗੁਰੁਜਿਨੀਨਸੇਵਿਆਦਾਤਾ
ਸੇਅੰਤਿਗਏਪਛੁਤਾਹਿ॥੩॥ਸਤਿਗੁਰੁਸੇਵਿਸਦਾਸੁਖੁਪਾਇਆਫਿਰਿਦੁਖੁਨਲ
ਗੈਧਾਇ॥ਨਾਨਕਹਰਿਭਗਤਿਪਰਾਪਤਿਹੋਈਜੋਤੀਜੋਤਿਸਮਾਇ॥੪॥੭॥੧੭॥
ਭੈਰਉਮਹਲਾ੩ ॥ਬਾਝੁਗੁਰੂਜਗਤੁਬਉਰਾਨਾਭੂਲਾਚੋਟਾਖਾਈ॥ਮਰਿਮ
ਰਿਜੰਮੈਸਦਾਦੁਖੁਪਾਏਦਰਕੀਖਬਰਿਨਪਾਈ॥੧॥ਮੇਰੇਮਨਸਦਾਰਹਹੁਸਤਿਗੁਰ
ਕੀਸਰਣਾ॥ਹਿਰਦੈਹਰਿਨਾਮੁਮੀਠਾਸਦਲਾਗਾਗੁਰਸਬਦੇਭਵਜਲੁਤਰਣਾ॥੧
॥ਰਹਾਉ॥ਭੇਖਕਰੈਬਹੁਤੁਚਿਤੁਡੋਲੈਅੰਤਰਿਕਾਮੁਕ੍ਰੋਧੁਅਹੰਕਾਰੁ॥ਅੰਤਰਿਤਿਸ
ਭੂਖਅਤਿਬਹੁਤੀਭਉਕਤਫਿਰੈਦਰਬਾਰੁ॥੨॥ਗੁਰਕੈਸਬਦਿਮਰਹਿਫਿਰਿਜੀ
ਵਹਿਤਿਨਕਉਮੁਕਤਿਦੁਆਰਿ॥ਅੰਤਰਿਸਾਂਤਿਸਦਾਸੁਖੁਹੋਵੈਹਰਿਰਾਖਿਆਉ
ਰਿਧਾਰਿ॥੩॥ਜਿਉਤਿਸੁਭਾਵੈਤਿਵੈਚਲਾਵੈਕਰਣਾਕਿਛੂਨਜਾਈ॥ਨਾਨਕ

ਗੁਰਮੁਖਿਸਬਦੁਸਮ੍ਹਾਲੇਰਾਮਨਾਮਿਵਡਿਆਈ॥੪॥੮॥੧੮॥ਭੈਰਉਮਹਲਾ੩
॥ਹਉਮੈਮਾਇਆਮੋਹਿਖੁਆਇਆਦੁਖੁਖਟੇਦੁਖਖਾਇ॥ਅੰਤਰਿਲੋਭ ੫੮੩
ਹਲਕੁਦੁਖੁਭਾਰੀਬਿਨੁਬਿਬੇਕਭਰਮਾਇ॥੧॥ਮਨਮੁਖਿਧ੍ਰਿਗੁਜੀਵਣੁਸੈਸਾਰਿ॥ਰ
ਾਮਨਾਮੁਸੁਪਨੈਨਹੀਚੇਤਿਆਹਰਿਸਿਉਕਦੇਨਲਾਗੈਪਿਆਰੁ॥੧॥ਰਹਾਉ॥ਪਸੂਆ
ਕਰਮਕਰੈਨਹੀਬੂਝੈਕੂੜੁਕਮਾਵੈਕੂੜੋਹੋਇ॥ਸਤਿਗੁਰੁਮਿਲੈਤਉਲਟੀਹੋਵੈਖੋਜਿ
ਲਹੈਜਨੁਕੋਇ॥੨॥ਹਰਿਹਰਿਨਾਮੁਰਿਦੈਸਦਵਸਿਆਪਾਇਆਗੁਣੀਨਿਧਾਨੁ॥
ਗੁਰਪਰਸਾਦੀਪੂਰਾਪਾਇਆਚੂਕਾਮਨਅਭਿਮਾਨੁ॥੩॥ਆਪੇਕਰਤਾਕਰੇਕਰਾਏ
ਆਪੇਮਾਰਗਿਪਾਏ॥ਆਪੇਗੁਰਮੁਖਿਦੇਵਡਿਆਈਨਾਨਕਨਾਮਿਸਮਾਏ॥੪॥
੯॥੧੯॥ਭੈਰਉਮਹਲਾ੩ ॥ਮੇਰੀਪਟੀਆਲਿਖਹੁਹਰਿਗੋਵਿੰਦਗੋਪਾਲਾ
॥ਦੂਜੈਭਾਇਫਾਥੇਜਮਜਾਲਾ॥ਸਤਿਗੁਰੁਕਰੇਮੇਰੀਪ੍ਰਤਿਪਾਲਾ॥ਹਰਿਸੁਖਦਾਤਾ
ਮੇਰੈਨਾਲਾ॥੧॥ਗੁਰਉਪਦੇਸਿਪ੍ਰਹਿਲਾਦੁਹਰਿਉਚਰੈ॥ਸਾਸਨਾਤੇਬਾਲਕੁਗਮੁਨ
ਕਰੈ॥੧॥ਰਹਾਉ॥ਮਾਤਾਉਪਦੇਸੈਪ੍ਰਹਿਲਾਦਪਿਆਰੇ॥ਪੁਤ੍ਰਰਾਮਨਾਮੁਛੋਡਹੁਜੀਉ
ਲੇਹੁਉਬਾਰੇ॥ਪ੍ਰਹਿਲਾਦੁਕਹੈਸੁਨਹੁਮੇਰੀਮਾਇ॥ਰਾਮਨਾਮੁਨਛੋਡਾਗੁਰਿਦੀਆਬੁ
ਝਾਇ॥੨॥ਸੰਡਾਮਰਕਾਸਭਿਜਾਇਪੁਕਾਰੇ॥ਪ੍ਰਹਲਾਦੁਆਪਿਵਿਗੜਿਆਸਭਿਚ
ਾਟੜੇਵਿਗਾੜੇ॥ਦੁਸਟਸਭਾਮਹਿਮੰਤ੍ਰੁਪਕਾਇਆ॥ਪ੍ਰਹਲਾਦਕਾਰਾਖਾਹੋਇਰਘੁ
ਰਾਇਆ॥੩॥ਹਾਥਿਖੜਗੁਕਰਿਧਾਇਆਅਤਿਅਹੰਕਾਰਿ॥ਹਰਿਤੇਰਾਕਹਾਤੁਝੁ
ਲਏਉਬਾਰਿ॥ਖਿਨਮਹਿਭੈਆਨਰੂਪੁਨਿਕਸਿਆਥੰਮ੍ਹਉਪਾੜਿ॥ਹਰਣਾਖਸੁ
ਨਖੀਬਿਦਾਰਿਆਪ੍ਰਹਲਾਦੁਲੀਆਉਬਾਰਿ॥੪॥ਸੰਤਜਨਾਕੇਹਰਿਜੀਉਕਾਰਜ
ਸਵਾਰੇ॥ਪ੍ਰਹਲਾਦਜਨਕੇਇਕੀਹਕੁਲਉਧਾਰੇ॥ਗੁਰਕੈਸਬਦਿਹਉਮੈਬਿਖੁਮਾਰੇ॥
ਨਾਨਕਰਾਮਨਾਮਿਸੰਤਨਿਸਤਾਰੇ॥੫॥੧੦॥੨੦॥ਭੈਰਉਮਹਲਾ੩ ॥ਆਪੇਦੈਤ
ਲਾਇਦਿਤੇਸੰਤਜਨਾਕਉਆਪੇਰਾਖਾਸੋਈ॥ਜੋਤੇਰੀਸਦਾਸਰਣਾਈਤਿਨਮਨਿਦੁਖੁ
ਨਹੋਈ॥੧॥ਜੁਗਿਜੁਗਿਭਗਤਾਕੀਰਖਦਾਆਇਆ॥ਦੈਤਪੁਤ੍ਰੁਪ੍ਰਹਲਾਦੁਗਾਇ
ਤ੍ਰੀਤਰਪਣੁਕਿਛੂਨਜਾਣੈਸਬਦੇਮੇਲਿਮਿਲਾਇਆ॥੧॥ਰਹਾਉ॥ਅਨਦਿਨੁਭ

ਗਤਿਕਰਹਿਦਿਨਰਾਤੀਦੁਬਿਧਾਸਬਦੇਖੋਈ॥ਸਦਾਨਿਰਮਲਹੈਜੋਸਚਿਰਾਤੇਸਚੁਵਸਿ
ਆਮਨਿਸੋਈ॥੨॥ਮੂਰਖਦੁਬਿਧਾਪੜ੍ਹਹਿਮੂਲੁਨਪਛਾਣਹਿਬਿਰਥਾਜਨਮੁਗਵਾਇ
ਆ॥ਸੰਤਜਨਕੀਨਿੰਦਾਕਰਹਿਦੁਸਟੁਦੈਤੁਚਿੜਾਇਆ॥੩॥ਪ੍ਰਹਲਾਦੁਦੁਬਿਧਾਨ
ਪੜੈਹਰਿਨਾਮੁਨਛੋਡੈਡਰੈਨਕਿਸੈਦਾਡਰਾਇਆ॥ਸੰਤਜਨਾਕਾਹਰਿਜੀਉਰਾਖਾਦੈਤੈਕਾ
ਲੁਨੇੜਾਆਇਆ॥੪॥ਆਪਣੀਪੈਜਆਪੇਰਾਖੈਭਗਤਾਂਦੇਇਵਡਿਆਈ॥ਨਾਨਕ
ਹਰਣਾਕਸੁਨਖੀਬਿਦਾਰਿਆਅੰਧੈਦਰਕੀਖਬਰਿਨਪਾਈ॥੫॥੧੧॥੨੧॥

ਰਾਗੁਭੈਰਉਮਹਲਾ ੪ ਚਉਪਦੇਘਰੁ੧ ੧ੴਸਤਿਗੁਰਪ੍ਰਸਾਦਿ॥

ਹਰਿਜਨਸੰਤਕਰਿਕਿਰਪਾਪਗਿਲਾਇਣੁ॥ਗੁਰਸਬਦੀਹਰਿਭਜੁਸੁਰਤਿਸਮਾਇਣੁ॥
੧॥ਮੇਰੇਮਨਹਰਿਭਜੁਨਾਮੁਨਰਾਇਣੁ॥ਹਰਿਹਰਿਕ੍ਰਿਪਾਕਰੇਸੁਖਦਾਤਾਗੁਰਮੁਖਿਭਵ
ਜਲੁਹਰਿਨਾਮਿਤਰਾਇਣੁ॥੧॥ਰਹਾਉ॥ਸੰਗਤਿਸਾਧਮੇਲਿਹਰਿਗਾਇਣੁ॥ਗੁਰ
ਮਤੀਲੇਰਾਮਰਸਾਇਣੁ॥੨॥ਗੁਰਸਾਧੂਅੰਮ੍ਰਿਤਗਿਆਨਸਰਿਨਾਇਣੁ॥ਸਭਿਕਿ
ਲਵਿਖਪਾਪਗਏਗਾਵਾਇਣੁ॥੩॥ਤੂਆਪੇਕਰਤਾਸ੍ਰਿਸਟਿਧਰਾਇਣੁ॥ਜਨੁਨਾਨ
ਕੁਮੇਲਿਤੇਰਾਦਾਸਦਸਾਇਣੁ॥੪॥੧॥ਭੈਰਉਮਹਲਾ ੪ ॥ਬੋਲਿਹਰਿਨਾਮੁ
ਸਫਲਸਾਘਰੀ॥ਗੁਰਉਪਦੇਸਿਸਭਿਦੁਖਪਰਹਰੀ॥੧॥ਮੇਰੇਮਨਹਰਿਭਜੁਨਾਮੁਨ
ਰਹਰੀ॥ਕਰਿਕਿਰਪਾਮੇਲਹੁਗੁਰੁਪੂਰਾਸਤਸੰਗਤਿਸੰਗਿਸਿੰਧੁਭਉਤਰੀ॥੧॥ਰਹਾ
ਉ॥ਜਗਜੀਵਨੁਧਿਆਇਮਨਿਹਰਿਸਿਮਰੀ॥ਕੋਟਕੋਟੰਤਰਤੇਰੇਪਾਪਪਰਹਰੀ॥੨
॥ਸਤਸੰਗਤਿਸਾਧਧੂਰਿਮੁਖਿਪਰੀ॥ਇਸਨਾਨੁਕੀਓਅਠਸਠਿਸੁਰਸਰੀ॥੩॥ਹਮ
ਮੂਰਖਕਉਹਰਿਕਿਰਪਾਕਰੀ॥ਜਨੁਨਾਨਕੁਤਾਰਿਓਤਾਰਣਹਰੀ॥੪॥੨॥ਭੈਰਉਮ
ਹਲਾ ੪ ॥ਸੁਕ੍ਰਿਤੁਕਰਣੀਸਾਰੁਜਪਮਾਲੀ॥ਹਿਰਦੈਫੇਰਿਚਲੈਤੁਧੁਨਾਲੀ
॥੧॥ਹਰਿਹਰਿਨਾਮੁਜਪਹੁਬਨਵਾਲੀ॥ਕਰਿਕਿਰਪਾਮੇਲਹੁਸਤਸੰਗਤਿਤੂਟਿ
ਗਈਮਾਇਆਜਮਜਾਲੀ॥੧॥ਰਹਾਉ॥ਗੁਰਮੁਖਿਸੇਵਾਘਾਲਜਿਨਿਘਾਲੀ॥
ਤਿਸੁਘੜੀਐਸਬਦੁਸਚੀਟਕਸਾਲੀ॥੨॥ਹਰਿਅਗਮਅਗੋਚਰੁਗੁਰਿਅਗਮ

ਦਿਖਾਲੀ॥ਵਿਚਿਕਾਇਆਨਗਰਲਧਾਹਰਿਭਾਲੀ॥੩॥ਹਮਬਾਰਿਕਹਰਿਪਿ
ਤਾਪ੍ਰਤਿਪਾਲੀ॥ਜਨਨਾਨਕਤਾਰਹੁਨਦਰਿਨਿਹਾਲੀ॥੪॥੩॥ਭੈਰਉਮਹਲਾ੪
॥ਸਭਿਘਟਤੇਰੇਤੂਸਭਨਾਮਾਹਿ॥ਤੁਝਤੇਬਾਹਰਿਕੋਈਨਾਹਿ॥੧॥ਹਰਿਸੁਖ
ਦਾਤਾਮੇਰੇਮਨਜਾਪੁ॥ਹਉਤੁਧੁਸਾਲਾਹੀਤੂਮੇਰਾਹਰਿਪ੍ਰਭੁਬਾਪੁ॥੧॥ਰਹਾਉ॥ਜਹ
ਜਹਦੇਖਾਤਹਹਰਿਪ੍ਰਭੁਸੋਇ॥ਸਭਤੇਰੈਵਸਿਦੂਜਾਅਵਰੁਨਕੋਇ॥੨॥ਜਿਸਕ
ਉਤੁਮਹਰਿਰਾਖਿਆਭਾਵੈ॥ਤਿਸਕੈਨੇੜੈਕੋਇਨਜਾਵੈ॥੩॥ਤੂਜਲਿਥਲਿਮਹੀ
ਅਲਿਸਭਤੈਭਰਪੂਰਿ॥ਜਨਨਾਨਕਹਰਿਜਪਿਹਾਜਰਾਹਜੂਰਿ॥੪॥੪॥

ਭੈਰਉਮਹਲਾ ੪ ਘਰੁ੨ ੧ੴਸਤਿਗੁਰਪ੍ਰਸਾਦਿ॥

ਹਰਿਕਾਸੰਤੁਹਰਿਕੀਹਰਿਮੂਰਤਿਜਿਸੁਹਿਰਦੈਹਰਿਨਾਮੁਮੁਰਾਰਿ॥ਮਸਤਕਿਭਾਗੁਹੋਵੈ
ਜਿਸੁਲਿਖਿਆਸੋਗੁਰਮਤਿਹਿਰਦੈਹਰਿਨਾਮੁਸਮ੍ਹਾਰਿ॥੧॥ਮਧੁਸੂਦਨੁਜਪੀਐ
ਉਰਧਾਰਿ॥ਦੇਹੀਨਗਰਿਤਸਕਰਪੰਚਧਾਤੂਗੁਰਸਬਦੀਹਰਿਕਾਢੇਮਾਰਿ॥੧॥ਰਹਾ
ਉ॥ਜਿਨਕਾਹਰਿਸੇਤੀਮਨੁਮਾਨਿਆਤਿਨਕਾਰਜਹਰਿਆਪਿਸਵਾਰਿ॥ਤਿਨਚੂ
ਕੀਮੁਹਤਾਜੀਲੋਕਨਕੀਹਰਿਅੰਗੀਕਾਰੁਕੀਆਕਰਤਾਰਿ॥੨॥ਮਤਾਮਸੂਰਤਿਤਾਂਕਿ
ਛੁਕੀਜੈਜੇਕਿਛੁਹੋਵੈਹਰਿਬਾਹਰਿ॥ਜੋਕਿਛੁਕਰੈਸੋਈਭਲਹੋਸੀਹਰਿਧਿਆਵਹੁ
ਅਨਦਿਨੁਨਾਮੁਮੁਰਾਰਿ॥੩॥ਹਰਿਜੋਕਿਛੁਕਰੇਸੁਆਪੇਆਪੇਓਹੁਪੂਛਿਨਕਿਸੈ
ਕਰੇਬੀਚਾਰਿ॥ਨਾਨਕਸੋਪ੍ਰਭੁਸਦਾਧਿਆਈਐਜਿਨਿਮੇਲਿਆਸਤਿਗੁਰੁ
ਕਿਰਪਾਧਾਰਿ॥੪॥੧॥੫॥ਭੈਰਉਮਹਲਾ ੪ ॥ਤੇਸਾਧੂਹਰਿਮੇਲਹੁਸੁ
ਆਮੀਜਿਨਜਪਿਆਗਤਿਹੋਇਹਮਾਰੀ॥ਤਿਨਕਾਦਰਸੁਦੇਖਿਮਨੁਬਿਗਸੈ
ਖਿਨੁਖਿਨੁਤਿਨਕਉਹਉਬਲਿਹਾਰੀ॥੧॥ਹਰਿਹਿਰਦੈਜਪਿਨਾਮੁਮੁਰਾਰੀ॥ਕ੍ਰਿ
ਪਾਕ੍ਰਿਪਾਕਰਿਜਗਤਪਿਤਸੁਆਮੀਹਮਦਾਸਨਦਾਸਕੀਜੈਪਨਿਹਾਰੀ॥੧॥ਰ
ਹਾਉ॥ਤਿਨਮਤਿਊਤਮਤਿਨਪਤਿਊਤਮਜਿਨਹਿਰਦੈਵਸਿਆਬਨਵਾਰੀ॥
ਤਿਨਕੀਸੇਵਾਲਾਇਹਰਿਸੁਆਮੀਤਿਨਸਿਮਰਤਗਤਿਹੋਇਹਮਾਰੀ॥੨॥

ਜਿਨੀਐਸਾਸਤਿਗੁਰੁਸਾਧੁਨਪਾਇਆਤੇਹਰਿਦਰਗਹਕਾਢੇਮਾਰੀ॥ਤੇਨਰਨਿੰਦਕਸੋ
ਭਨਪਾਵਹਿਤਿਨਨਕਕਾਟੇਸਿਰਜਨਹਾਰੀ॥੩॥ਹਰਿਆਪਿਬੁਲਾਵੈਆਪੇਬੋਲੈਹ
ਰਿਆਪਿਨਿਰੰਜਨੁਨਿਰੰਕਾਰੁਨਿਰਾਹਾਰੀ॥ਹਰਿਜਿਸੁਤੂਮੇਲਹਿਸੋਤੁਧੁਮਿਲਸੀਜਨ
ਨਾਨਕਕਿਆਏਹਿਜੰਤਵਿਚਾਰੀ॥੪॥੨॥੬॥ਭੈਰਉਮਹਲਾ੪ ॥ਸਤਸੰ
ਗਤਿਸਾਈਹਰਿਤੇਰੀਜਿਤੁਹਰਿਕੀਰਤਿਹਰਿਸੁਨਣੇ॥ਜਿਨਹਰਿਨਾਮੁਸੁਣਿਆਮ
ਨੁਭੀਨਾਤਿਨਹਮਸ੍ਰੇਵਹਨਿਤਚਰਣੇ॥੧॥ਜਗਜੀਵਨੁਹਰਿਧਿਆਇਤਰਣੇ॥ਅ
ਨੇਕਅਸੰਖਨਾਮਹਰਿਤੇਰੇਨਜਾਹੀਜਿਹਵਾਇਤੁਗਨਣੇ॥੧॥ਰਹਾਉ॥ਗੁਰਸਿਖਹ
ਰਿਬੋਲਹੁਹਰਿਗਾਵਹੁਲੇਗੁਰਮਤਿਹਰਿਜਪਣੇ॥ਜੋਉਪਦੇਸੁਸੁਣੇਗੁਰਕੇਰਾਸੋਜ
ਨੁਪਾਵੈਹਰਿਸੁਖਘਣੇ॥੨॥ਧੰਨੁਸੁਵੰਸੁਧੰਨੁਸੋਪਿਤਾਧੰਨੁਸੁਮਾਤਾਜਿਨਿਜਨਜਣੇ
॥ਜਿਨਸਾਸਿਗਿਰਾਸਿਧਿਆਇਆਮੇਰਾਹਰਿਹਰਿਸੇਸਾਚੀਦਰਗਹਹਰਿਜਨਬ
ਣੇ॥੩॥ਹਰਿਹਰਿਅਗਮਨਾਮਹਰਿਤੇਰੇਵਿਚਿਭਗਤਾਹਰਿਧਰਣੇ॥ਨਾਨਕਜਨਿ
ਪਾਇਆਮਤਿਗੁਰਮਤਿਜਪਿਹਰਿਹਰਿਪਾਰਿਪਵਣੇ॥੪॥੩॥੧॥

ਭੈਰਉਮਹਲਾ੫ ਘਰੁ੧ ੴਸਤਿਗੁਰਪ੍ਰਸਾਦਿ॥
ਸਗਲੀਥੀਤਿਪਾਸਿਡਾਰਿਰਾਖੀ॥ਅਸਟਮਥੀਤਿਗੋਵਿੰਦਜਨਮਾਸੀ॥੧॥ਭਰਮਿ
ਭੂਲੇਨਰਕਰਤਕਚਰਾਇਣ॥ਜਨਮਮਰਣਤੇਰਹਤਨਾਰਾਇਣ॥੧॥ਰਹਾਉ॥ਕਰਿ
ਪੰਜੀਰੁਖਵਾਇਓਚੋਰ॥ਓਹੁਜਨਮਿਨਮਰੈਰੇਸਾਕਤਢੋਰ॥੨॥ਸਗਲਪਰਾਧਦੇ
ਹਲੋਰੋਨੀ॥ਸੋਮੁਖੁਜਲਉਜਿਤੁਕਹਹਿਠਾਕੁਰੁਜੋਨੀ॥੩॥ਜਨਮਿਨਮਰੈਨਆਵੈ
ਨਜਾਇ॥ਨਾਨਕਕਾਪ੍ਰਭੁਰਹਿਓਸਮਾਇ॥੪॥੧॥ਭੈਰਉਮਹਲਾ੫ ॥ਊ
ਠਤਸੁਖੀਆਬੈਠਤਸੁਖੀਆ॥ਭਉਨਹੀਲਾਗੈਜਾਂਐਸੇਬੁਝੀਆ॥੧॥ਰਾਖਾਏਕੁ
ਹਮਾਰਾਸੁਆਮੀ॥ਸਗਲਘਟਾਕਾਅੰਤਰਿਜਾਮੀ॥੧॥ਰਹਾਉ॥ਸੋਇਅਚਿੰਤ
ਜਾਗਿਅਚਿੰਤਾ॥ਜਹਾਕਹਾਂਪ੍ਰਭੁਤੂੰਵਰਤੰਤਾ॥੨॥ਘਰਿਸੁਖਿਵਸਿਆਬਾਹਰਿ
ਸੁਖੁਪਾਇਆ॥ਕਹੁਨਾਨਕਗੁਰਿਮੰਤ੍ਰੁਦ੍ਰਿੜਾਇਆ॥੩॥੨॥ਭੈਰਉਮਹਲਾ੫

॥ਵਰਤਨਰਹਉਨਮਹਰਮਦਾਨਾ॥ਤਿਸੁਸੇਵੀਜੋਰਖੈਨਿਦਾਨਾ॥੧॥ਏਕੁਗੁਸਾਈ
ਅਲਹੁਮੇਰਾ॥ਹਿੰਦੂਤੁਰਕਦੁਹਾਂਨੇਬੇਰਾ॥੧॥ਰਹਾਉ॥ਹਜਕਾਬੈਜਾਉਨਤੀਰਥਪੂਜਾ
॥ਏਕੋਸੇਵੀਅਵਰੁਨਦੂਜਾ॥੨॥ਪੂਜਾਕਰਉਨਨਿਵਾਜਗੁਜਾਰਉ॥ਏਕਨਿਰੰਕਾਰ
ਲੇਰਿਦੈਨਮਸਕਾਰਉ॥੩॥ਨਾਹਮਹਿੰਦੂਨਮੁਸਲਮਾਨ॥ਅਲਹਰਾਮਕੇਪਿੰਡੁਪਰਾ
ਨ॥੪॥ਕਹੁਕਬੀਰਇਹੁਕੀਆਵਖਾਨਾ॥ਗੁਰਪੀਰਮਿਲਿਖੁਦਿਖਸਮੁਪਛਾਨਾ॥
੫॥੩॥ਭੈਰਉਮਹਲਾ੫ ॥ਦਸਮਿਰਗੀਸਹਜੇਬੰਧਿਆਨੀ॥ਪਾਂਚਮਿਰਗ
ਬੇਧੇਸਿਵਕੀਬਾਨੀ॥੧॥ਸੰਤਸੰਗਿਲੇਚੜਿਓਸਿਕਾਰ॥ਮ੍ਰਿਗਪਕਰੇਬਿਨੁਘੋਰ
ਹਥੀਆਰ॥੧॥ਰਹਾਉ॥ਆਖੇਰਬਿਰਤਿਬਾਹਰਿਆਇਓਧਾਇ॥ਅਹੇਰਾਪਾਇ
ਓਘਰਕੈਗਾਂਇ॥੨॥ਮ੍ਰਿਗਪਕਰੇਘਰਿਆਣੇਹਾਟਿ॥ਚੁਖਚੁਖਲੇਗਏਬਾਂਢੇਬਾਟਿ
॥੩॥ਏਹੁਅਹੇਰਾਕੀਨੋਦਾਨੁ॥ਨਾਨਕਕੈਘਰਿਕੇਵਲਨਾਮੁ॥੪॥੪॥ਭੈਰਉਮਹਲ
੫ ॥ਜੇਸਉਲੋਚਿਲੋਚਿਖਾਵਾਇਆ॥ਸਾਕਤਹਰਿਹਰਿਚੀਤਿਨਆਇ
ਆ॥੧॥ਸੰਤਜਨਾਕੀਲੇਹੁਮਤੇ॥ਸਾਧਸੰਗਿਪਾਵਹੁਪਰਮਗਤੇ॥੧॥ਰਹਾਉ॥
ਪਾਥਰਕਉਬਹੁਨੀਰੁਪਵਾਇਆ॥ਨਹਭੀਗੈਅਧਿਕਸੂਕਾਇਆ॥੨॥ਖਟੁਸਾਸ
ਤ੍ਰਮੂਰਖੈਸੁਨਾਇਆ॥ਜੈਸੇਦਹਦਿਸਿਪਵਨੁਝੁਲਾਇਆ॥੩॥ਬਿਨੁਕਣਖਲ
ਹਾਨੁਜੈਸੇਗਾਹਨਪਾਇਆ॥ਤਿਉਸਾਕਤਤੇਕੋਨਬਰਾਸਾਇਆ॥੪॥ਤਿਤਹੀਲਾ
ਗਾਜਿਤੁਕੋਲਾਇਆ॥ਕਹੁਨਾਨਕਪ੍ਰਭਿਬਣਤਬਣਾਇਆ॥੫॥੫॥ਭੈਰਉਮਹ
ਲਾ੫ ॥ਜੀਉਪ੍ਰਾਨਜਿਨਿਰਚਿਓਸਰੀਰ॥ਜਿਨਹਿਉਪਾਏਤਿਸਕਉਪੀਰ
॥੧॥ਗੁਰੁਗੋਬਿੰਦੁਜੀਅਕੈਕਾਮ॥ਹਲਤਿਪਲਤਿਜਾਕੀਸਦਛਾਮ॥੧॥ਰਹਾਉ
॥ਪ੍ਰਭੁਆਰਾਧਨਨਿਰਮਲਰੀਤਿ॥ਸਾਧਸੰਗਿਬਿਨਸੀਬਿਪਰੀਤਿ॥੨॥ਮੀਤਹੀ
ਤਧਨੁਨਹਪਾਰਣਾ॥ਧੰਨਿਧੰਨਿਮੇਰੇਨਾਰਾਇਣਾ॥੩॥ਨਾਨਕੁਬੋਲੈਅੰਮ੍ਰਿਤਬਾਣੀ
॥ਏਕਬਿਨਾਦੂਜਾਨਹੀਜਾਣੀ॥੪॥੬॥ਭੈਰਉਮਹਲਾ੫ ॥ਆਗੈਦਯੁ
ਪਾਛੈਨਾਰਾਇਣੁ॥ਮਧਿਭਾਗਿਹਰਿਪ੍ਰੇਮਰਸਾਇਣੁ॥੧॥ਪ੍ਰਭੂਹਮਾਰੈਸਾਸਤ੍ਰਸਉ
ਣੁ॥ਸੂਖਸਹਜਆਨੰਦਗ੍ਰਿਹਭਉਣੁ॥੧॥ਰਹਾਉ॥ਰਸਨਨਾਮੁਕਰਨਸੁਣਿਜੀ

ਵੇ॥ਪ੍ਰਭੁਸਿਮਰਿਸਿਮਰਿਅਮਰੁਥਿਰੁਥੀਵੇ॥੨॥ਜਨਮਮਰਨਕੇਦੂਖਨਿਵਾਰੇ॥ਅ
ਨਹਦਸਬਦਵਜੇਦਰਬਾਰੇ॥੩॥ਕਰਿਕਿਰਪਾਪ੍ਰਭਿਲੀਏਮਿਲਾਏ॥ਨਾਨਕਪ੍ਰਭ
ਸਰਣਾਗਤਿਆਏ॥੪॥੭॥ਭੈਰਉਮਹਲਾ੫ ॥ਕੋਟਿਮਨੋਰਥਆਵਹਿ
ਹਾਥ॥ਜਮਮਾਰਗਕੈਸੰਗੀਪਾਂਥ॥੧॥ਗੰਗਾਜਲੁਗੁਰਗੋਬਿੰਦਨਾਮ॥ਜੋਸਿਮਰੈ
ਤਿਸਕੀਗਤਿਹੋਵੈਪਵਿਤ੍ਰਬਹੁਰਿਨਜੋਨਿਭ੍ਰਮਾਮ॥੧॥ਰਹਾਉ॥ਪੂਜਾਜਾਪਤਾਪ
ਇਸਨਾਨ॥ਸਿਮਰਤਨਾਮਭਏਨਿਹਕਾਮ॥੨॥ਰਾਜਮਾਲਸਾਦਨਦਰਬਾਰ॥ਸਿਮ
ਰਤਨਾਮਪੂਰਨਆਚਾਰ॥੩॥ਨਾਨਕਦਾਸਇਹੁਕੀਆਬੀਚਾਰੁ॥ਬਿਨੁਹਰਿਨਾਮ
ਮਿਥਿਆਸਭਛਾਰੁ॥੪॥੮॥ਭੈਰਉਮਹਲਾ੫ ॥ਲੇਪਨਲਾਗੋਤਿਲਕ
ਮੂਲਿ॥ਦੁਸਟੁਬ੍ਰਾਹਮਣੁਮੂਆਹੋਇਕੈਸੂਲ॥੧॥ਹਰਿਜਨਰਾਖੇਪਾਰਬ੍ਰਹਮਿ
ਆਪਿ॥ਪਾਪੀਮੂਆਗੁਰਪਰਤਾਪਿ॥੧॥ਰਹਾਉ॥ਅਪਣਾਖਸਮੁਜਨਿਆਪਿ
ਧਿਆਇਆ॥ਆਇਆਣਾਪਾਪੀਓਹੁਆਪਿਪਚਾਇਆ॥੨॥ਪ੍ਰਭਮਾਤਪਿਤਾ
ਅਪਣੇਦਾਸਕਾਰਖਵਾਲਾ॥ਨਿੰਦਕਕਾਮਾਥਾਈਹਾਂਊਹਾਕਾਲਾ॥੩॥ਜਨਨਾਨਕ
ਕੀਪਰਮੇਸਰਿਸੁਣੀਅਰਦਾਸਿ॥ਮਲੇਛੁਪਾਪੀਪਚਿਆਭਇਆਨਿਰਾਸੁ॥
੪॥੯॥ਭੈਰਉਮਹਲਾ੫ ॥ਖੂਬੁਖੂਬੁਖੂਬੁਖੂਬੁਖੂਬੁਤੇਰੋਨਾਮੁ॥ਝੂਠੁਝੂ
ਠੁਝੂਠੁਝੂਠੁਦੁਨੀਗੁਮਾਨੁ॥੧॥ਰਹਾਉ॥ਨਗਜਤੇਰੇਬੰਦੇਦੀਦਾਰੁਅਪਾਰੁ॥ਨਾਮ
ਬਿਨਾਸਭਦੁਨੀਆਛਾਰੁ॥੧॥ਅਚਰਜੁਤੇਰੀਕੁਦਰਤਿਤੇਰੇਕਦਮਸਲਾਹ॥
ਗਨੀਵਤੇਰੀਸਿਫਤਿਸਚੇਪਾਤਿਸਾਹ॥੨॥ਨੀਧਰਿਆਧਰਪਨਹਖੁਦਾਇ॥ਗ
ਰੀਬਨਿਵਾਜਦਿਨੁਰੈਣਿਧਿਆਇ॥੩॥ਨਾਨਕਕਉਖੁਦਿਖਸਮਮਿਹਰਵਾਨ॥
ਅਲਹੁਨਵਿਸਰੈਦਿਲਜੀਅਪਰਾਨ॥੪॥੧੦॥ਭੈਰਉਮਹਲਾ੫ ॥
ਸਾਚਪਦਾਰਥੁਗੁਰਮੁਖਿਲਹਹੁ॥ਪ੍ਰਭਕਾਭਾਣਾਸਤਿਕਰਿਸਹਹੁ॥੧॥ਜੀਵਤਜੀ
ਵਤਜੀਵਤਰਹਹੁ॥ਰਾਮਰਸਾਇਣੁਨਿਤਉਠਿਪੀਵਹੁ॥ਹਰਿਹਰਿਹਰਿਹਰਿਰਸ
ਨਾਕਹਹੁ॥੧॥ਰਹਾਉ॥ਕਲਿਜੁਗਮਹਿਇਕਨਾਮਿਉਧਾਰੁ॥ਨਾਨਕੁਬੋਲੈਬ੍ਰਹ
ਮਬੀਚਾਰੁ॥੨॥੧੧॥ਭੈਰਉਮਹਲਾ੫ ॥ਸਤਿਗੁਰੁਸੇਵਿਸਰਬਫਲਪਾਏ

॥ਜਨਮਜਨਮਕੀਮੈਲੁਮਿਟਾਏ॥੧॥ਪਤਿਤਪਾਵਨਪ੍ਰਭਤੇਰੋਨਾਉ॥ਪੂਰਬਿਕਰਮ ੫੮੬
ਲਿਖੇਗੁਣਗਾਉ॥੧॥ਰਹਾਉ॥ਸਾਧੂਸੰਗਿਹੋਵੈਉਧਾਰੁ॥ਸੋਭਾਪਾਵੈਪ੍ਰਭਕੈਦੁ
ਆਰਿ॥੨॥ਸਰਬਕਲਿਆਣਚਰਣਪ੍ਰਭਸੇਵਾ॥ਧੂਰਿਬਾਛਹਿਸਭਿਸੁਰਿਨ
ਰਦੇਵਾ॥੩॥ਨਾਨਕਪਾਇਆਨਾਮਨਿਧਾਨੁ॥ਹਰਿਜਪਿਜਪਿਉਧਰਿਆਸਗ
ਲਜਹਾਨੁ॥੪॥੧੨॥ਭੈਰਉਮਹਲਾ੫ ॥ਅਪਣੇਦਾਸਕਉਕੰਠਿਲਗਾ
ਵੈ॥ਨਿੰਦਕਕਉਅਗਨਿਮਹਿਪਾਵੈ॥੧॥ਪਾਪੀਤੇਰਾਖੇਨਾਰਾਇਣ॥ਪਾਪੀਕੀਗ
ਤਿਕਤਹੂਨਾਹੀਪਾਪੀਪਚਿਆਆਪਕਮਾਇਣ॥੧॥ਰਹਾਉ॥ਦਾਸਰਾਮਜੀਉਲ
ਗੀਪ੍ਰੀਤਿ॥ਨਿੰਦਕਕੀਹੋਈਬਿਪਰੀਤਿ॥੨॥ਪਾਰਬ੍ਰਹਮਿਅਪਣਾਬਿਰਦੁਪ੍ਰ
ਗਟਾਇਆ॥ਦੋਖੀਅਪਣਾਕੀਤਾਪਾਇਆ॥੩॥ਆਇਨਜਾਈਰਹਿਆਸ
ਮਾਈ॥ਨਾਨਕਦਾਸਹਰਿਕੀਸਰਣਾਈ॥੪॥੧੩॥
ਰਾਗੁਭੈਰਉਮਹਲਾ੫ ਚਉਪਦੇ॥ ਘਰੁ੨ ੴਸਤਿਗੁਰਪ੍ਰਸਾਦਿ॥
ਸ੍ਰੀਧਰਮੋਹਨਸਗਲਉਪਾਵਨਨਿਰੰਕਾਰਸੁਖਦਾਤਾ॥ਐਸਾਪ੍ਰਭੁਛੋਡਿਕਰਹਿਅ
ਨਸੇਵਾਕਵਨਬਿਖਿਆਰਸਮਾਤਾ॥੧॥ਰੇਮਨਮੇਰੇਤੂਗੋਵਿਦਭਾਜੁ॥ਅਵਰਉ
ਪਾਵਸਗਲਮੈਦੇਖੇਜੋਚਿਤਵੀਐਤਿਤੁਬਿਗਰਸਿਕਾਜੁ॥੧॥ਰਹਾਉ॥ਠਾਕੁਰੁ
ਛੋਡਿਦਾਸੀਕਉਸਿਮਰਹਿਮਨਮੁਖਅੰਧਅਗਿਆਨਾ॥ਹਰਿਕੀਭਗਤਿਕਰਹਿ
ਤਿਨਨਿੰਦਹਿਨਿਗੁਰੇਪਸੂਸਮਾਨਾ॥੨॥ਜੀਉਪਿੰਡੁਤਨੁਧਨੁਸਭੁਪ੍ਰਭਕਾਸਾਕਤ
ਕਹਤੇਮੇਰਾ॥ਅਹੰਬੁਧਿਦੁਰਮਤਿਹੈਮੈਲੀਬਿਨੁਗੁਰਭਵਜਲਿਫੇਰਾ॥੩॥ਹੋ
ਮਜਗਜਪਤਪਸਭਿਸੰਜਮਤਟਿਤੀਰਥਿਨਹੀਪਾਇਆ॥ਮਿਟਿਆਆਪੁਪ
ਏਸਰਣਾਈਗੁਰਮੁਖਿਨਾਨਕਜਗਤੁਤਰਾਇਆ॥੪॥੧॥੧੪॥ਭੈਰਉਮਹਲ
੫ ॥ਬਨਮਹਿਪੇਖਿਓਤ੍ਰਿਣਮਹਿਪੇਖਿਓਗ੍ਰਿਹਿਪੇਖਿਓਉਦਾਸਾਏ॥ਦੰ
ਡਧਾਰਜਟਧਾਰੈਪੇਖਿਓਵਰਤਨੇਮਤੀਰਥਾਏ॥੧॥ਸੰਤਸੰਗਿਪੇਖਿਓਮਨਮਾਏਂ॥
ਊਭਪਇਆਲਸਰਬਮਹਿਪੂਰਨਰਸਿਮੰਗਲਗੁਣਗਾਏ॥੧॥ਰਹਾਉ॥ਜੋਗ
ਭੇਖਸੰਨਿਆਸੈਪੇਖਿਓਜਤਜੰਗਮਕਾਪੜਾਏ॥ਤਪੀਤਪੀਸੁਰਮੁਨਿਮਹਿਪੇਖਿ

ਓਨਟਨਾਟਿਕਨਿਰਤਾਏ॥੨॥ਚਹੁਮਾਹਿਪੇਖਿਓਖਟਮਾਹਿਪੇਖਿਓਦਸਅਸਟੀ
ਸਿਮ੍ਰਿਤਏ॥ਸਭਮਿਲਿਏਕੋਏਕੁਵਖਾਨਹਿਤਉਕਿਸਤੇਕਹਉਦੁਰਾਏ॥੩॥ਅਗ
ਹਅਗਾਹਬੇਅੰਤੁਸੁਆਮੀਨਹਕੀਮਕੀਮਕੀਮਾਏ॥ਜਨਨਾਨਕਤਿਨਕੈਬਲਿਬ
ਲਿਜਾਈਐਜਿਹਘਟਿਪਰਗਟੀਆਏ॥੪॥੨॥੧੫॥ਭੈਰਉਮਹਲਾ੫
॥ਨਿਕਟਿਬੁਝੈਸੋਬੁਰਾਕਿਉਕਰੈ॥ਬਿਖੁਸੰਚੈਨਿਤਡਰਤਾਫਿਰੈ॥ਹੈਨਿਕਟੇਅਰੁ
ਭੇਦੁਨਪਾਇਆ॥ਬਿਨੁਸਤਿਗੁਰਸਭਮੋਹੀਮਾਇਆ॥੧॥ਨੇੜੈਨੇੜੈਸਭੁਕੋਕੈ
॥ਗੁਰਮੁਖਿਭੇਦੁਵਿਰਲਾਕੋਲਹੈ॥੧॥ਰਹਾਉ॥ਨਿਕਟਿਨਦੇਖੈਪਰਗ੍ਰਿਹਿਜਾਇ॥ਦ
ਬੁਹਿਰੈਮਿਥਿਆਕਰਿਖਾਇ॥ਪਈਠਗਉਰੀਹਰਿਸੰਗਿਨਜਾਨਿਆ॥ਬਾਝੁਗੁਰੂਹੈਭਰ
ਮਿਭੁਲਾਨਿਆ॥੨॥ਨਿਕਟਿਨਜਾਨੈਬੋਲੈਕੂੜੁ॥ਮਾਇਆਮੋਹਿਮੁਠਾਹੈਮੂੜੁ॥ਅੰਤਰਿ
ਵਸਤੁਦਿਸੰਤਰਿਜਾਇ॥ਬਾਝੁਗੁਰੂਹੈਭਰਮਿਭੁਲਾਇ॥੩॥ਜਿਸੁਮਸਤਕਿਕਰਮੁਲਿ
ਖਿਆਲਿਲਾਟ॥ਸਤਿਗੁਰੁਸੇਵੇਖੁਲ੍ਹੇਕਪਾਟ॥ਅੰਤਰਿਬਾਹਰਿਨਿਕਟੇਸੋਇ॥ਜਨ
ਨਾਨਕਆਵੈਨਜਾਵੈਕੋਇ॥੪॥੩॥੧੬॥ਭੈਰਉਮਹਲਾ੫ ॥ਜਿਸੁਤੂਰਾਖ
ਹਿਤਿਸੁਕਉਨੁਮਾਰੈ॥ਸਭਤੁਝਹੀਅੰਤਰਿਸਗਲਸੰਸਾਰੈ॥ਕੋਟਿਉਪਾਵਚਿਤਵਤਹੈਪ੍ਰਾ
ਣੀ॥ਸੋਹੋਵੈਜਿਕਰੈਚੋਜਵਿਡਾਣੀ॥੧॥ਰਾਖਹੁਰਾਖਹੁਕਿਰਪਾਧਾਰਿ॥ਤੇਰੀਸਰਣਿਤੇਰੈ
ਦਰਵਾਰਿ॥੧॥ਰਹਾਉ॥ਜਿਨਿਸੇਵਿਆਨਿਰਭਉਸੁਖਦਾਤਾ॥ਤਿਨਿਭਉਦੂਰਿਕੀ
ਆਏਕੁਪਰਾਤਾ॥ਜੋਤੂਕਰਹਿਸੋਈਫੁਨਿਹੋਇ॥ਮਾਰੈਨਰਾਖੈਦੂਜਾਕੋਇ॥੨॥ਕਿ
ਆਤੂਸੋਚਹਿਮਾਣਸਬਾਣਿ॥ਅੰਤਰਜਾਮੀਪੁਰਖੁਸੁਜਾਣੁ॥ਏਕਟੇਕਏਕੋਆਧਾਰੁ॥
ਸਭਕਿਛੁਜਾਣੈਸਿਰਜਣਹਾਰੁ॥੩॥ਜਿਸੁਊਪਰਿਨਦਰਿਕਰੇਕਰਤਾਰੁ॥ਤਿਸੁਜਨ
ਕੇਸਭਿਕਾਜਸਵਾਰਿ॥ਤਿਸਕਾਰਾਖਾਏਕੋਸੋਇ॥ਜਨਨਾਨਕਅਪੜਿਨਸਾਕੈਕੋਇ
॥੪॥੪॥੧੭॥ਭੈਰਉਮਹਲਾ੫ ॥ਤਉਕੜੀਐਜੇਹੋਵੈਬਾਹਰਿ॥ਤਉਕੜੀਐ
ਜੇਵਿਸਰੈਨਰਹਰਿ॥ਤਉਕੜੀਐਜੇਦੂਜਾਭਾਏ॥ਕਿਆਕੜੀਐਜਾਂਰਹਿਆਸਮਾਏ॥
੧॥ਮਾਇਆਮੋਹਿਕੜੇਕੜਿਪਚਿਆ॥ਬਿਨੁਨਾਵੈਭ੍ਰਮਿਭ੍ਰਮਿਭ੍ਰਮਿਖਪਿਆ॥੧॥
ਰਹਾਉ॥ਤਉਕੜੀਐਜੇਦੂਜਾਕਰਤਾ॥ਤਉਕੜੀਐਜੇਅਨਿਆਇਕੋਮਰਤਾ॥ਤਉਕ

ੜੀਐਜੇਕਿਛੁਜਾਣੈਨਾਹੀ॥ਕਿਆਕੜੀਐਜਾਂਭਰਪੁਰਿਸਮਾਹੀ॥੨॥ਤਉਕੜੀਐ ੫੮੭
ਜੇਕਿਛੁਹੋਇਧਿਙਾਣੈ॥ਤਉਕੜੀਐਜੇਭੂਲਿਰੰਞਾਣੈ॥ਗੁਰਿਕਹਿਆਜੋਹੋਇਸ
ਭੁਪ੍ਰਭਤੇ॥ਤਬਕਾੜ੍ਹਾਛੋਡਿਅਚਿੰਤਹਮਸੋਤੇ॥੩॥ਪ੍ਰਭਤੂਹੈਠਾਕੁਰੁਸਭੁਕੋਤੇਰਾ॥
ਜਿਉਭਾਵੈਤਿਉਕਰਹਿਨਿਬੇਰਾ॥ਦੁਤੀਆਨਾਸਤਿਇਕੁਰਹਿਆਸਮਾਇ॥ਰਾ
ਖਹੁਪੈਜਨਾਨਕਸਰਣਾਇ॥੪॥੫॥੧੮॥ਭੈਰਉਮਹਲਾ੫ ॥ਬਿਨੁਬਾਜੇ
ਕੈਸੋਨਿਰਤਕਾਰੀ॥ਬਿਨੁਕੰਠੈਕੈਸੇਗਾਵਨਹਾਰੀ॥ਜੀਲਬਿਨਾਕੈਸੇਬਜੈਰਬਾਬ॥
ਨਾਮਬਿਨਾਬਿਰਥੇਸਭਿਕਾਜ॥੧॥ਨਾਮਬਿਨਾਕਹਹੁਕੋਤਰਿਆ॥ਬਿਨੁਸਤਿਗੁਰ
ਕੈਸੇਪਾਰਿਪਰਿਆ॥੧॥ਰਹਾਉ॥ਬਿਨੁਜਿਹਵਾਕਹਾਕੋਬਕਤਾ॥ਬਿਨੁਸ੍ਰਵਨਾਕ
ਹਾਕੋਸੁਨਤਾ॥ਬਿਨੁਨੇਤ੍ਰਾਕਹਾਕੋਪੇਖੈ॥ਨਾਮਬਿਨਾਨਰੁਕਹੀਨਲੇਖੈ॥੨॥ਬਿਨੁਬਿ
ਦਿਆਕਹਾਕੋਈਪੰਡਿਤ॥ਬਿਨੁਅਮਰੈਕੈਸੇਰਾਜਮੰਡਿਤ॥ਬਿਨੁਬੂਝੇਕਹਾਮਨੁਠਹ
ਰਾਨਾ॥ਨਾਮਬਿਨਾਸਭੁਜਗੁਬਉਰਾਨਾ॥੩॥ਬਿਨੁਬੈਰਾਗਕਹਾਬੈਰਾਗੀ॥ਬਿਨੁਹਉ
ਤਿਆਗਿਕਹਾਕੋਊਤਿਆਗੀ॥ਬਿਨੁਬਸਿਪੰਚਕਹਾਮਨਚੂਰੇ॥ਨਾਮਬਿਨਾਸਦ
ਸਦਹੀਝੂਰੇ॥੪॥ਬਿਨੁਗੁਰਦੀਖਿਆਕੈਸੇਗਿਆਨੁ॥ਬਿਨੁਪੇਖੇਕਹੁਕੈਸੋਧਿਆ
ਨੁ॥ਬਿਨੁਭੈਕਥਨੀਸਰਬਬਿਕਾਰ॥ਕਹੁਨਾਨਕਦਰਕਾਬੀਚਾਰ॥੫॥੬॥੧੯॥
ਭੈਰਉਮਹਲਾ੫ ॥ਹਉਮੈਰੋਗੁਮਾਨੁਖਕਉਦੀਨਾ॥ਕਾਮਰੋਗਿਮੈਗਲੁਬਸਿ
ਲੀਨਾ॥ਦ੍ਰਿਸਟਿਰੋਗਿਪਚਿਮੁਏਪਤੰਗਾ॥ਨਾਦਰੋਗਿਖਪਿਗਏਕੁਰੰਗਾ॥੧॥
ਜੋਜੋਦੀਸੈਸੋਸੋਰੋਗੀ॥ਰੋਗਰਹਿਤਮੇਰਾਸਤਿਗੁਰੁਜੋਗੀ॥੧॥ਰਹਾਉ॥ਜਿਹਵਾ
ਰੋਗਿਮੀਨੁਗ੍ਰਸਿਆਨੋ॥ਬਾਸਨਰੋਗਿਭਵਰੁਬਿਨਸਾਨੋ॥ਹੇਤਰੋਗਿਕਾਸਗਲ
ਸੰਸਾਰਾ॥ਤ੍ਰਿਬਿਧਿਰੋਗਮਹਿਬਧੇਬਿਕਾਰਾ॥੨॥ਰੋਗੇਮਰਤਾਰੋਗੇਜਨਮੈ॥ਰੋਗੇ
ਫਿਰਿਫਿਰਿਜੋਨੀਭਰਮੈ॥ਰੋਗਬੰਧਰਹਨੁਰਤੀਨਪਾਵੈ॥ਬਿਨੁਸਤਿਗੁਰਰੋਗੁ
ਕਤਹਿਨਜਾਵੈ॥੩॥ਪਾਰਬ੍ਰਹਮਿਜਿਸੁਕੀਨੀਦਇਆ॥ਬਾਹਪਕੜਿਰੋਗਹੁ
ਕਢਿਲਇਆ॥ਤੂਟੇਬੰਧਨਸਾਧਸੰਗੁਪਾਇਆ॥ਕਹੁਨਾਨਕਗੁਰਿਰੋਗੁਮਿਟ
ਇਆ॥੪॥੭॥੨੦॥ਭੈਰਉਮਹਲਾ੫ ॥ਚੀਤਿਆਵੈਤਾਂਮਹਾਅਨੰਦ॥

ਚੀਤਿਆਵੈਤਾਂਸਭਿਦੁਖਭੰਜਾ॥ਚੀਤਿਆਵੈਤਾਂਸਰਧਾਪੂਰੀ॥ਚੀਤਿਆਵੈਤਾਂ
ਕਬਹਿਨਝੂਰੀ॥੧॥ਅੰਤਰਿਰਾਮਰਾਇਪ੍ਰਗਟੇਆਇ॥ਗੁਰਿਪੂਰੈਦੀਓਰੰਗੁਲਾਇ
॥੧॥ਰਹਾਉ॥ਚੀਤਿਆਵੈਤਾਂਸਰਬਕੋਰਾਜਾ॥ਚੀਤਿਆਵੈਤਾਂਪੂਰੇਕਾਜਾ॥ਚੀਤਿ
ਆਵੈਤਾਂਰੰਗਿਗੁਲਾਲਾ॥ਚੀਤਿਆਵੈਤਾਂਸਦਾਨਿਹਾਲਾ॥੨॥ਚੀਤਿਆਵੈਤਾਂਸ
ਦਧਨਵੰਤਾ॥ਚੀਤਿਆਵੈਤਾਂਸਦਨਿਭਰੰਤਾ॥ਚੀਤਿਆਵੈਤਾਂਸਭਿਰੰਗਮਾਣੇ॥
ਚੀਤਿਆਵੈਤਾਂਚੂਕੀਕਾਣੇ॥੩॥ਚੀਤਿਆਵੈਤਾਂਸਹਜਿਘਰੁਪਾਇਆ॥ਚੀਤਿ
ਆਵੈਤਾਂਸੁੰਨਿਸਮਾਇਆ॥ਚੀਤਿਆਵੈਸਦਕੀਰਤਨੁਕਰਤਾ॥ਮਨੁਮਾਨਿਆਨਾ
ਨਕਭਗਵੰਤਾ॥੪॥੮॥੨੧॥ਭੈਰਉਮਹਲਾ੫ ॥ਬਾਪੁਹਮਾਰਾਸਦਚ
ਰੰਜੀਵੀ॥ਭਾਈਹਮਾਰੇਸਦਹੀਜੀਵੀ॥ਮੀਤਹਮਾਰੇਸਦਾਅਬਿਨਾਸੀ॥ਕੁਟੰਬੁਹ
ਮਾਰਾਨਿਜਘਰਿਵਾਸੀ॥੧॥ਹਮਸੁਖੁਪਾਇਆਤਾਂਸਭਹਿਸੁਹੇਲੇ॥ ਗੁਰਿਪੂਰੈਪਿਤਾਸੰਗਿਮੇਲੇ॥ ॥੧॥ਰਹਾਉ॥
ਮੰਦਰਮੇਰੇਸਭਤੇਊਚੇ॥ਦੇਸਮੇਰੇਬੇਅੰਤਅਪੂਛੇ॥ਰਾਜੁਹਮਾਰਾਸਦਹੀਨਿਹਚ
ਲੁ॥ਮਾਲੁਹਮਾਰਾਅਖੂਟੁਅਬੇਚਲੁ॥੨॥ਸੋਭਾਮੇਰੀਸਭਜੁਗਅੰਤਰਿ॥ਬਾਜ
ਹਮਾਰੀਥਾਨਥਨੰਤਰਿ॥ਕੀਰਤਿਹਮਰੀਘਰਿਘਰਿਹੋਈ॥ਭਗਤਿਹਮਾਰੀਸਭਨਿ
ਲੋਈ॥੩॥ਪਿਤਾਹਮਾਰੇਪ੍ਰਗਟੇਮਾਝ॥ਪਿਤਾਪੂਤਰਲਿਕੀਨੀਸਾਂਝ॥ਕਹੁਨਾਨਕਜ
ਉਪਿਤਾਪਤੀਨੇ॥ਪਿਤਾਪੂਤਏਕੈਰੰਗਿਲੀਨੇ॥੪॥੯॥੨੨॥ਭੈਰਉਮਹਲਾ੫
॥ਨਿਰਵੈਰਪੁਰਖਸਤਿਗੁਰਪ੍ਰਭਦਾਤੇ॥ਹਮਅਪਰਾਧੀਤੁਮਬਖਸਾਤੇ॥
ਜਿਸੁਪਾਪੀਕਉਮਿਲੈਨਢੋਈ॥ਸਰਣਿਆਵੈਤਾਂਨਿਰਮਲੁਹੋਈ॥੧॥ਸੁਖੁਪਾਇ
ਆਸਤਿਗੁਰੂਮਨਾਇ॥ਸਭਫਲਪਾਏਗੁਰੂਧਿਆਇ॥੧॥ਰਹਾਉ॥ਪਾਰਬ੍ਰਹ
ਮਸਤਿਗੁਰਆਦੇਸੁ॥ਮਨੁਤਨੁਤੇਰਾਸਭੁਤੇਰਾਦੇਸੁ॥ਚੂਕਾਪੜਦਾਤਾਂਨਦਰੀਆ
ਇਆ॥ਖਸਮੁਤੂਹੈਸਭਨਾਕੇਰਾਇਆ॥੨॥ਤਿਸੁਭਾਣਾਸੂਕੇਕਾਸਟਹਰਿਆ
॥ਤਿਸੁਭਾਣਾਤਾਂਥਲਸਿਰਿਸਰਿਆ॥ਤਿਸੁਭਾਣਾਤਾਂਸਭਿਫਲਪਾਏ॥ਚਿੰਤ
ਗਈਲਗਿਸਤਿਗੁਰਪਾਏ॥੩॥ਹਰਾਮਖੋਰਨਿਰਗੁਣਕਉਤੂਠਾ॥ਮਨੁਤਨੁਸੀਤ
ਲੁਮਨਿਅੰਮ੍ਰਿਤੁਵੂਠਾ॥ਪਾਰਬ੍ਰਹਮਗੁਰਭਏਦਇਆਲਾ॥ਨਾਨਕਦਾਸਦੇਖਿਭ

ਏਨਿਹਾਲਾ॥੪॥੧੦॥੨੩॥ਭੈਰਉਮਹਲਾ੫ ॥ਸਤਿਗੁਰੁਮੇਰਾਬੇਮੁਹਤਾਜੁ॥ਸ
ਤਿਗੁਰਮੇਰੇਸਚਾਸਾਜੁ॥ਸਤਿਗੁਰੁਮੇਰਾਸਭਸਕਾਦਾਤਾ॥ਸਤਿਗੁਰੁਮੇਰਾਪੁਰਖੁਬਿ
ਧਾਤਾ॥੧॥ਗੁਰਜੈਸਾਨਾਹੀਕੋਦੇਵ॥ਜਿਸੁਮਸਤਕਿਭਾਗੁਸੁਲਾਗਾਸੇਵ॥੧॥ਰਹਾ
ਉ॥ਸਤਿਗੁਰੁਮੇਰਾਸਰਬਪ੍ਰਤਿਪਾਲੈ॥ਸਤਿਗੁਰੁਮੇਰਾਮਾਰਿਜੀਵਾਲੈ॥ਸਤਿਗੁਰ
ਮੇਰੇਕੀਵਡਿਆਈ॥ਪ੍ਰਗਟੁਭਈਹੈਸਭਨੀਥਾਈ॥੨॥ਸਤਿਗੁਰੁਮੇਰਾਤਾਣੁਨਿਤਾ
ਣੁ॥ਸਤਿਗੁਰੁਮੇਰਾਘਰਿਦੀਬਾਣੁ॥ਸਤਿਗੁਰਕੈਹਉਸਦਬਲਿਜਾਇਆ॥ਪ੍ਰ
ਗਟੁਮਾਰਗੁਜਿਨਿਕਰਿਦਿਖਲਾਇਆ॥੩॥ਜਿਨਿਗੁਰੁਸੇਵਿਆਤਿਸੁਭਉਨ
ਬਿਆਪੈ॥ਜਿਨਿਗੁਰੁਸੇਵਿਆਤਿਸੁਦੁਖੁਨਸੰਤਾਪੈ॥ਨਾਨਕਸੋਧੇਸਿੰਮ੍ਰਿਤਿਬੇਦ
॥ਪਾਰਬ੍ਰਹਮਗੁਰਨਾਹੀਭੇਦ॥੪॥੧੧॥੨੪॥ਭੈਰਉਮਹਲਾ੫ ॥ਨਾਮੁਲੈਤ
ਮਨੁਪਰਗਟੁਭਇਆ॥ਨਾਮੁਲੈਤਪਾਪੁਤਨਤੇਗਇਆ॥ਨਾਮੁਲੈਤਸਗਲਪੁਰ
ਬਾਇਆ॥ਨਾਮੁਲੈਤਅਠਸਠਿਮਜਨਾਇਆ॥੧॥ਤੀਰਥੁਹਮਰਾਹਰਿਕੋਨਾਮੁ
॥ਗੁਰਿਉਪਦੇਸਿਆਤਤੁਗਿਆਨੁ॥੧॥ਰਹਾਉ॥ਨਾਮੁਲੈਤਦੁਖੁਦੂਰਿਪਰਾਨਾ॥
ਨਾਮੁਲੈਤਅਤਿਮੂੜਸੁਗਿਆਨਾ॥ਨਾਮੁਲੈਤਪਰਗਾਸਿਉਜੀਆਰਾ॥ਨਾਮੁਲੈਤ
ਛੁਟੇਜੰਜਾਰਾ॥੨॥ਨਾਮੁਲੈਤਜਮੁਨੇੜਿਨਆਵੈ॥ਨਾਮੁਲੈਤਦਰਗਹਸੁਖੁਪਾਵੈ॥
ਨਾਮੁਲੈਤਪ੍ਰਭੁਕਹੈਸਾਬਾਸਿ॥ਨਾਮੁਹਮਾਰੀਸਾਚੀਰਾਸਿ॥੩॥ਗੁਰਿਉਪਦੇਸੁਕਹਿ
ਓਇਹੁਸਾਰੁ॥ਹਰਿਕੀਰਤਿਮਨਨਾਮੁਅਧਾਰੁ॥ਨਾਨਕਉਧਰੇਨਾਮਪੁਨਹਚਾਰ॥ਅ
ਵਰਿਕਰਮਲੋਕਹਪਤੀਆਰ॥੪॥੧੨॥੨੫॥ਭੈਰਉਮਹਲਾ੫ ॥ਨਮਸਕ
ਰਤਾਕਉਲਖਬਾਰ॥ਇਹੁਮਨੁਦੀਜੈਤਾਕਉਵਾਰਿ॥ਸਿਮਰਨਿਤਾਕੈਮਿਟਹਿਸੰਤ
ਾਪ॥ਹੋਇਅਨੰਦੁਨਵਿਆਪਹਿਤਾਪ॥੧॥ਐਸੋਹੀਰਾਨਿਰਮਲਨਾਮ॥ਜਾਸੁਜਪਤ
ਪੂਰਨਸਭਿਕਾਮ॥੧॥ਰਹਾਉ॥ਜਾਕੀਦ੍ਰਿਸਟਿਦੁਖਡੇਰਾਢਹੈ॥ਅੰਮ੍ਰਿਤਨਾਮੁਸੀਤ
ਲੁਮਨਿਗਹੈ॥ਅਨਿਕਭਗਤਜਾਕੇਚਰਨਪੂਜਾਰੀ॥ਸਗਲਮਨੋਰਥਪੂਰਨਹਾਰੀ॥
੨॥ਖਿਨਮਹਿਊਣੇਸੁਭਰਿਭਰਿਆ॥ਖਿਨਮਹਿਸੂਕੇਕੀਨੇਹਰਿਆ॥ਖਿਨਮਹਿਨਿ
ਥਾਵੇਕਉਦੀਨੋਥਾਨੁ॥ਖਿਨਮਹਿਨਿਮਾਣੇਕਉਦੀਨੋਮਾਨੁ॥੩॥ਸਭਮਹਿਏਕੁਰਹਿ

ਆਭਰਪੂਰਾ॥ਸੋਜਾਪੈਜਿਸੁਸਤਿਗੁਰੁਪੂਰਾ॥ਹਰਿਕੀਰਤਨੁਤਾਕੋਆਧਾਰੁ॥ਕਹੁ
ਨਕਜਿਸੁਆਪਿਦਇਆਰੁ॥੪॥੧੩॥੨੬॥ਭੈਰਉਮਹਲਾ੫ ॥ਮੋਹਿਦੁ
ਹਾਗਨਿਆਪਿਸੀਗਾਰੀ॥ਰੂਪਰੰਗਦੇਨਾਮਿਸਵਾਰੀ॥ਮਿਟਿਓਦੁਖੁਅਰੁਸਗਲ
ਸੰਤਾਪ॥ਗੁਰਹੋਏਮੇਰੇਮਾਈਬਾਪ॥੧॥ਸਖੀਸਹੇਰੀਮੇਰੈਗ੍ਰਸਤਿਅਨੰਦ॥ਕਰਿ
ਕਿਰਪਾਭੇਟੇਮੋਹਿਕੰਤ॥੧॥ਰਹਾਉ॥ਤਪਤਿਬੁਝੀਪੂਰਨਸਭਆਸਾ॥ਮਿਟੇਅੰ
ਧੇਰਭਏਪਰਗਾਸਾ॥ਅਨਹਦਸਬਦਅਚਰਜਬਿਸਮਾਦ॥ਗੁਰੁਪੂਰਾਪੂਰਾਪਰਸ
ਦ॥੨॥ਜਾਕਉਪ੍ਰਗਟਭਏਗੋਪਾਲ॥ਤਾਕੈਦਰਸਨਿਸਦਾਨਿਹਾਲ॥ਸਰਬਗੁਣ
ਤਾਕੈਬਹੁਤੁਨਿਧਾਨ॥ਜਾਕਉਸਤਿਗੁਰਿਦੀਓਨਾਮੁ॥੩॥ਜਾਕਉਭੇਟਿਓਠਾਕੁਰੁਅ
ਪਨਾ॥ਮਨੁਤਨੁਸੀਤਲੁਹਰਿਹਰਿਜਪਨਾ॥ਕਹੁਨਾਨਕਜੋਜਨਪ੍ਰਭਭਾਏ॥ਤਾਕੀਰੇਨੁ
ਬਿਰਲਾਕੋਪਾਏ॥੪॥੧੪॥੨੭॥ਭੈਰਉਮਹਲਾ੫ ॥ਚਿਤਵਤਪਾਪਨਆ
ਲਕੁਆਵੈ॥ਬੇਸੁਆਭਜਤਕਿਛੁਨਹਸਰਮਾਵੈ॥ਸਾਰੋਦਿਨਸੁਮਜੂਰੀਕਰੈ॥ਹਰਿ
ਸਿਮਰਨਕੀਵੇਲਾਬਜਰਸਿਰਿਪਰੈ॥੧॥ਮਾਇਆਲਗਿਭੂਲੋਸੰਸਾਰੁ॥ਆਪਿ
ਭੁਲਾਇਆਭੁਲਾਵਣਹਾਰੈਰਾਚਿਰਹਿਆਬਿਰਥਾਬਿਉਹਾਰ॥੧॥ਰਹਾਉ॥ਪੇਖ
ਤਮਾਇਆਰੰਗਬਿਹਾਇ॥ਗੜਬੜਕਰੈਕਉਡੀਰੰਗੁਲਾਇ॥ਅੰਧਬਿਉਹਾਰਬੰ
ਧਮਨੁਧਾਵੈ॥ਕਰਣੈਹਾਰੁਨਜੀਅਮਹਿਆਵੈ॥੨॥ਕਰਤਕਰਤਇਵਹੀਦੁਖੁਪਾਇ
ਆ॥ਪੂਰਨਹੋਤਨਕਾਰਜਮਾਇਆ॥ਕਾਮਿਕ੍ਰੋਧਿਲੋਭਿਮਨੁਲੀਨਾ॥ਤੜਫਿਮੂ
ਆਜਿਉਜਲਬਿਨੁਮੀਨਾ॥੩॥ਜਿਸਕੇਰਾਖੇਹੋਇਹਰਿਆਪਿ॥ਹਰਿਹਰਿਨਾਮੁ
ਸਦਾਜਪੁਜਾਪਿ॥ਸਾਧਸੰਗਿਹਰਿਕੇਗੁਣਗਾਇਆ॥ਨਾਨਕਸਤਿਗੁਰੁਪੂਰਾਪਾਇ
ਆ॥੪॥੧੫॥੨੮॥ਭੈਰਉਮਹਲਾ੫ ॥ਅਪਣੀਦਇਆਕਰੇਸੋਪਾਏ
ਹਰਿਕਾਨਾਮੁਮੰਨਿਵਸਾਏ॥ਸਾਚਸਬਦੁਹਿਰਦੇਮਨਮਾਹਿ॥ਜਨਮਜਨਮਕੇਕਿਲ
ਵਿਖਜਾਹਿ॥੧॥ਰਾਮਨਾਮੁਜੀਅਕੋਆਧਾਰੁ॥ਗੁਰਪਰਸਾਦਿਜਪਹੁਨਿਤਭਾਈਤਾ
ਰਿਲਏਸਾਗਰਸੰਸਾਰੁ॥੧॥ਰਹਾਉ॥ਜਿਨਕਉਲਿਖਿਆਹਰਿਏਹੁਨਿਧਾਨੁ॥ਸੇ
ਜਨਦਰਗਹਪਾਵਹਿਮਾਨੁ॥ਸੂਖਸਹਜਆਨੰਦਗੁਣਗਾਉ॥ਆਗੈਮਿਲੈਨਿਥਾਵੇ

ਥਾਉ॥੨॥ਜੁਗਹਜੁਗੰਤਰਿਇਹੁਤਤੁਸਾਰੁ॥ਹਰਿਸਿਮਰਣੁਸਾਚਾਬੀਚਾਰੁ॥ਜਿ
ਸੁਲੜਿਲਾਇਲਏਸੋਲਾਗੈ॥ਜਨਮਜਨਮਕਾਸੋਇਆਜਾਗੈ॥੩॥ਤੇਰੇਭਗਤਭ ੫੮੯
ਗਤਨਕਾਆਪਿ॥ਅਪਣੀਮਹਮਾਆਪੇਜਾਪਿ॥ਜੀਅਜੰਤਸਭਿਤੇਰੈਹਾਥਿ॥ਨਾ
ਨਕਕੇਪ੍ਰਭਸਦਹੀਸਾਥਿ॥੪॥੧੬॥੨੯॥ਭੈਰਉਮਹਲਾ੫ ॥ਨਾਮੁਹਮਾ
ਰੈਅੰਤਰਜਾਮੀ॥ਨਾਮੁਹਮਾਰੈਆਵੈਕਾਮੀ॥ਰੋਮਿਰੋਮਿਰਵਿਆਹਰਿਨਾਮੁ॥ਸਤਿ
ਗੁਰਿਪੂਰੈਕੀਨੋਦਾਨੁ॥੧॥ਨਾਮੁਰਤਨੁਮੇਰੈਭੰਡਾਰ॥ਅਗਮਅਮੋਲਾਅਪਰਅਪਾਰ॥
੧॥ਰਹਾਉ॥ਨਾਮੁਹਮਾਰੈਨਿਹਚਲਧਨੀ॥ਨਾਮਕੀਮਹਿਮਾਸਭਮਹਿਬਨੀ॥ਨਾਮੁ
ਹਮਾਰੈਪੂਰਾਸਾਹੁ॥ਨਾਮੁਹਮਾਰੈਬੇਪਰਵਾਹੁ॥੨॥ਨਾਮੁਹਮਾਰੈਭੋਜਨਭਾਉ॥ਨਾਮੁਹ
ਮਾਰੈਮਨਕਾਸੁਆਉ॥ਨਾਮੁਨਵਿਸਰੈਸੰਤਪ੍ਰਸਾਦਿ॥ਨਾਮੁਲੈਤਅਨਹਦਪੂਰੇਨਾਦ
॥੩॥ਪ੍ਰਭਕਿਰਪਾਤੇਨਾਮੁਨਉਨਿਧਿਪਾਈ॥ਗੁਰਕਿਰਪਾਤੇਨਾਮਸਿਉਬਨਿਆਈ
॥ਧਨਵੰਤੇਸੇਈਪਰਧਾਨ॥ਨਾਨਕਜਾਕੈਨਾਮੁਨਿਧਾਨ॥੪॥੧੭॥੩੦॥ਭੈਰਉਮਹ
ਲਾ੫ ॥ਤੂਮੇਰਾਪਿਤਾਤੂਹੈਮੇਰਾਮਾਤਾ॥ਤੂਮੇਰੇਜੀਅਪ੍ਰਾਨਸੁਖਦਾਤਾ॥ਤੂਮੇਰ
ਠਕੁਰੁਹਉਦਾਸੁਤੇਰਾ॥ਤੁਝਬਿਨੁਅਵਰੁਨਹੀਕੋਮੇਰਾ॥੧॥ਕਰਿਕਿਰਪਾਕਰਹੁਪ੍ਰ
ਭਦਾਤਿ॥ਤੁਮਰੀਉਸਤਤਿਕਰਉਦਿਨਰਾਤਿ॥੧॥ਰਹਾਉ॥ਹਮਤੇਰੇਜੰਤਤੂਬਜਾ
ਵਨਹਾਰਾ॥ਹਮਤੇਰੇਭਿਖਾਰੀਦਾਨੁਦੇਹਿਦਾਤਾਰਾ॥ਤਉਪਰਸਾਦਿਰੰਗਰਸਮਾਣੇ॥
ਘਟਘਟਅੰਤਰਿਤੁਮਹਿਸਮਾਣੇ॥੨॥ਤੁਮਰੀਕ੍ਰਿਪਾਤੇਜਪੀਐਨਾਉ॥ਸਾਧਸੰ
ਗਿਤੁਮਰੇਗੁਣਗਾਉ॥ਤੁਮਰੀਦਇਆਤੇਹੋਇਦਰਦਬਿਨਾਸੁ॥ਤੁਮਰੀਮਇਆ
ਤੇਕਮਲਬਿਗਾਸੁ॥੩॥ਹਉਬਲਿਹਾਰਿਜਾਉਗੁਰਦੇਵ॥ਸਫਲਦਰਸਨੁਜਾਕੀ
ਨਿਰਮਲਸੇਵ॥ਦਇਆਕਰਹੁਠਾਕੁਰਪ੍ਰਭਮੇਰੇ॥ਗੁਣਗਾਵੈਨਾਨਕੁਨਿਤਤੇਰੇ॥
੪॥੧੮॥੩੧॥ਭੈਰਉਮਹਲਾ੫ ॥ਸਭਤੇਊਚਜਾਕਾਦਰਬਾਰੁ॥ਸਦਾਸ
ਦਾਤਾਕਉਜੋਹਾਰੁ॥ਊਚੇਤੇਊਚਾਜਾਕਾਥਾਨ॥ਕੋਟਿਅਘਾਮਿਟਹਿਹਰਿਨਾਮ॥੧॥
ਤਿਸੁਸਰਣਾਈਸਦਾਸੁਖੁਹੋਇ॥ਕਰਿਕਿਰਪਾਜਾਕਉਮੇਲੈਸੋਇ॥੧॥ਰਹਾਉ॥
ਜਾਕੇਕਰਤਬਲਖੇਨਜਾਹਿ॥ਜਾਕਾਭਰਵਾਸਾਸਭਘਟਮਾਹਿ॥ਪ੍ਰਗਟਭਇਆ

ਸਾਧੂ ਕੈ ਸੰਗਿ ਭਗਤ ਅਰਾਧਹਿ ਅਨਦਿਨੁ ਰੰਗਿ ॥੨॥ ਦੇਦੇ ਤੋਟਿ ਨਹੀ ਭੰਡਾਰਾ ॥ ਖਿਨ ਮਹਿ ਥਾਪਿ ਉਥਾਪਨਹਾਰਾ ॥ ਜਾ ਕਾ ਹੁਕਮੁ ਨ ਮੇਟੈ ਕੋਇ ॥ ਸਿਰਿ ਪਾਤਿਸਾਹਾ ਸਾਚਾ ਸੋਇ ॥੩॥ ਜਿਸ ਕੀ ਓਟ ਤਿਸੈ ਕੀ ਆਸਾ ॥ ਦੁਖੁ ਸੁਖੁ ਹਮਰਾ ਤਿਸ ਹੀ ਪਾਸਾ ॥ ਰਾਖਿ ਲੀਨੋ ਸਭੁ ਜਨ ਕਾ ਪੜਦਾ ॥ ਨਾਨਕੁ ਤਿਸ ਕੀ ਉਸਤਤਿ ਕਰਦਾ ॥੪॥੧੯॥੩੨॥

ਭੈਰਉ ਮਹਲਾ ੫ ॥ ਰੋਵਨਹਾਰੀ ਰੋਜੁ ਬਨਾਇਆ ॥ ਬਲਨ ਬਰਤਨ ਕਉ ਸਨਬੰਧੁ ਚਿਤਿ ਆਇਆ ॥ ਬੂਝਿ ਬੈਰਾਗੁ ਕਰੇ ਜੇ ਕੋਇ ॥ ਜਨਮ ਮਰਣ ਫਿਰਿ ਸੋਗੁ ਨ ਹੋਇ ॥੧॥ ਬਿਖਿਆ ਕਾ ਸਭੁ ਧੰਧੁ ਪਸਾਰੁ ॥ ਵਿਰਲੈ ਕੀਨੋ ਨਾਮ ਅਧਾਰੁ ॥੧॥ ਰਹਾਉ ॥ ਤ੍ਰਿਬਿਧਿ ਮਾਇਆ ਰਹੀ ਬਿਆਪਿ ॥ ਜੋ ਲਪਟਾਨੋ ਤਿਸੁ ਦੂਖ ਸੰਤਾਪ ॥ ਸੁਖੁ ਨਾਹੀ ਬਿਨੁ ਨਾਮ ਧਿਆਏ ॥ ਨਾਮ ਨਿਧਾਨੁ ਬਡਭਾਗੀ ਪਾਏ ॥੨॥ ਸ੍ਵਾਂਗੀ ਸਿਉ ਜੋ ਮਨੁ ਰੀਝਾਵੈ ॥ ਸ੍ਵਾਗਿ ਉਤਾਰਿਐ ਫਿਰਿ ਪਛੁਤਾਵੈ ॥ ਮੇਘ ਕੀ ਛਾਇਆ ਜੈਸੇ ਬਰਤਨਹਾਰ ॥ ਤੈਸੋ ਪਰਪੰਚੁ ਮੋਹ ਬਿਕਾਰ ॥੩॥ ਏਕ ਵਸਤੁ ਜੇ ਪਾਵੈ ਕੋਇ ॥ ਪੂਰਨ ਕਾਜੁ ਤਾਹੀ ਕਾ ਹੋਇ ॥ ਗੁਰ ਪ੍ਰਸਾਦਿ ਜਿਨਿ ਪਾਇਆ ਨਾਮੁ ॥ ਨਾਨਕ ਆਇਆ ਸੋ ਪਰਵਾਨੁ ॥੪॥੨੦॥੩੩॥

ਭੈਰਉ ਮਹਲਾ ੫ ॥ ਸੰਤ ਕੀ ਨਿੰਦਾ ਜੋਨੀ ਭਵਨਾ ॥ ਸੰਤ ਕੀ ਨਿੰਦਾ ਰੋਗੀ ਕਰਨਾ ॥ ਸੰਤ ਕੀ ਨਿੰਦਾ ਦੂਖ ਸਹਾਮ ॥ ਡਾਨੁ ਦੈਤ ਨਿੰਦਕ ਕਉ ਜਾਮ ॥੧॥ ਸੰਤ ਸੰਗਿ ਕਰਹਿ ਜੋ ਬਾਦੁ ॥ ਤਿਨ ਨਿੰਦਕ ਨਾਹੀ ਕਿਛੁ ਸਾਦੁ ॥੧॥ ਰਹਾਉ ॥ ਭਗਤ ਕੀ ਨਿੰਦਾ ਕੰਧੁ ਛੇਦਾਵੈ ॥ ਭਗਤ ਕੀ ਨਿੰਦਾ ਨਰਕੁ ਭੁੰਚਾਵੈ ॥ ਭਗਤ ਕੀ ਨਿੰਦਾ ਗਰਭ ਮਹਿ ਗਲੈ ॥ ਭਗਤ ਕੀ ਨਿੰਦਾ ਰਾਜ ਤੇ ਟਲੈ ॥੨॥ ਨਿੰਦਕ ਕੀ ਗਤਿ ਕਤਹੂ ਨਾਹਿ ॥ ਆਪਿ ਬੀਜਿ ਆਪੇ ਹੀ ਖਾਹਿ ॥ ਚੋਰ ਜਾਰ ਜੂਆਰ ਤੇ ਬੁਰਾ ॥ ਅਣਹੋਦਾ ਭਾਰੁ ਨਿੰਦਕਿ ਸਿਰਿ ਧਰਾ ॥੩॥ ਪਾਰਬ੍ਰਹਮ ਕੇ ਭਗਤ ਨਿਰਵੈਰ ॥ ਸੋ ਨਿਸਤਰੈ ਜੋ ਪੂਜੈ ਪੈਰ ॥ ਆਦਿ ਪੁਰਖਿ ਨਿੰਦਕੁ ਭੋਲਾਇਆ ॥ ਨਾਨਕ ਕਿਰਤੁ ਨ ਜਾਇ ਮਿਟਾਇਆ ॥੪॥੨੧॥੩੪॥

ਭੈਰਉ ਮਹਲਾ ੫ ॥ ਨਾਮੁ ਹਮਾਰੈ ਬੇਦ ਅਰੁ ਨਾਦ ॥ ਨਾਮੁ ਹਮਾਰੈ ਪੂਰੇ ਕਾਜ ॥ ਨਾਮੁ ਹਮਾਰੈ ਪੂਜਾ ਦੇਵ ॥ ਨਾਮੁ ਹਮਾਰੈ ਗੁਰ ਕੀ ਸੇਵ ॥੧॥ ਗੁਰਿ ਪੂਰੈ ਦ੍ਰਿੜਿਓ ਹਰਿ ਨਾਮੁ ॥ ਸਭ ਤੇ ਊਤਮੁ ਹਰਿ ਹਰਿ ਕਾਮੁ ॥੧॥ ਰਹਾਉ ॥ ਨਾਮੁ ਹਮਾਰੈ ਮਜਨ

ਇਸਨਾਨੁ ॥ ਨਾਮੁ ਹਮਾਰੈ ਪੂਰਨ ਦਾਨੁ ॥ ਨਾਮੁ ਲੈਤ ਤੇ ਸਗਲ ਪਵੀਤ ॥ ਨਾਮੁ ਜਪਤ ਮੇਰੋ ਭਾਈ ਮੀਤ ॥੨॥ ਨਾਮੁ ਹਮਾਰੈ ਸਉਣ ਸੰਜੋਗ ॥ ਨਾਮੁ ਹਮਾਰੈ ਤ੍ਰਿਪਤਿ ਸੁਭੋਗ ॥ ਨਾਮੁ ਹਮਾਰੈ ਸਗਲ ਆਚਾਰ ॥ ਨਾਮੁ ਹਮਾਰੈ ਨਿਰਮਲ ਬਿਉਹਾਰ ॥੩॥ ਜਾ ਕੈ ਮਨਿ ਵਸਿਆ ਪ੍ਰਭੁ ਏਕੁ ॥ ਸਗਲ ਜਨਾ ਕੀ ਹਰਿ ਹਰਿ ਟੇਕ ॥ ਮਨਿ ਤਨਿ ਨਾਨਕ ਹਰਿ ਗੁਣ ਗਾਉ ॥ ਸਾਧਸੰਗਿ ਜਿਸੁ ਦੇਵੈ ਨਾਉ ॥੪॥੨੨॥੩੫॥

ਭੈਰਉ ਮਹਲਾ ੫ ॥ ਨਿਰਧਨ ਕਉ ਤੁਮ ਦੇਵਹੁ ਧਨਾ ॥ ਅਨਿਕ ਪਾਪ ਜਾਹਿ ਨਿਰਮਲ ਮਨਾ ॥ ਸਗਲ ਮਨੋਰਥ ਪੂਰਨ ਕਾਮ ॥ ਭਗਤ ਅਪੁਨੇ ਕਉ ਦੇਵਹੁ ਨਾਮ ॥੧॥ ਸਫਲ ਸੇਵਾ ਗੋਪਾਲ ਰਾਇ ॥ ਕਰਨ ਕਰਾਵਨਹਾਰ ਸੁਆਮੀ ਤਾ ਤੇ ਬਿਰਥਾ ਕੋਇ ਨ ਜਾਇ ॥੧॥ ਰਹਾਉ ॥ ਰੋਗੀ ਕਾ ਪ੍ਰਭ ਖੰਡਹੁ ਰੋਗੁ ॥ ਦੁਖੀਏ ਕਾ ਮਿਟਾਵਹੁ ਪ੍ਰਭ ਸੋਗੁ ॥ ਨਿਥਾਵੇ ਕਉ ਤੁਮ ਥਾਨਿ ਬੈਠਾਵਹੁ ॥ ਦਾਸ ਅਪੁਨੇ ਕਉ ਭਗਤੀ ਲਾਵਹੁ ॥੨॥ ਨਿਮਾਣੇ ਕਉ ਪ੍ਰਭ ਦੇਤੋ ਮਾਨੁ ॥ ਮੂੜ ਮੁਗਧੁ ਹੋਇ ਚਤੁਰ ਸੁਗਿਆਨੁ ॥ ਸਗਲ ਭਇਆਨ ਕਾ ਭਉ ਨਸੈ ॥ ਜਨ ਅਪਨੇ ਕੈ ਹਰਿ ਮਨਿ ਬਸੈ ॥੩॥ ਪਾਰਬ੍ਰਹਮ ਪ੍ਰਭ ਸੂਖ ਨਿਧਾਨ ॥ ਤਤੁ ਗਿਆਨੁ ਹਰਿ ਅੰਮ੍ਰਿਤ ਨਾਮ ॥ ਕਰਿ ਕਿਰਪਾ ਸੰਤ ਟਹਲੈ ਲਾਏ ॥ ਨਾਨਕ ਸਾਧੂ ਸੰਗਿ ਸਮਾਏ ॥੪॥੨੩॥੩੬॥

ਭੈਰਉ ਮਹਲਾ ੫ ॥ ਸੰਤ ਮੰਡਲ ਮਹਿ ਹਰਿ ਮਨਿ ਵਸੈ ॥ ਸੰਤ ਮੰਡਲ ਮਹਿ ਦੁਰਤੁ ਸਭੁ ਨਸੈ ॥ ਸੰਤ ਮੰਡਲ ਮਹਿ ਨਿਰਮਲ ਰੀਤਿ ॥ ਸੰਤਸੰਗਿ ਹੋਇ ਏਕ ਪਰੀਤਿ ॥੧॥ ਸੰਤ ਮੰਡਲੁ ਤਹਾ ਕਾ ਨਾਉ ॥ ਪਾਰਬ੍ਰਹਮ ਕੇਵਲ ਗੁਣ ਗਾਉ ॥੧॥ ਰਹਾਉ ॥ ਸੰਤ ਮੰਡਲ ਮਹਿ ਜਨਮ ਮਰਣੁ ਰਹੈ ॥ ਸੰਤ ਮੰਡਲ ਮਹਿ ਜਮੁ ਕਿਛੂ ਨ ਕਹੈ ॥ ਸੰਤਸੰਗਿ ਹੋਇ ਨਿਰਮਲ ਬਾਣੀ ॥ ਸੰਤ ਮੰਡਲ ਮਹਿ ਨਾਮੁ ਵਖਾਣੀ ॥੨॥ ਸੰਤ ਮੰਡਲ ਕਾ ਨਿਹਚਲ ਆਸਨੁ ॥ ਸੰਤ ਮੰਡਲ ਮਹਿ ਪਾਪ ਬਿਨਾਸਨੁ ॥ ਸੰਤ ਮੰਡਲ ਮਹਿ ਨਿਰਮਲ ਕਥਾ ॥ ਸੰਤਸੰਗਿ ਹਉਮੈ ਦੁਖ ਨਸਾ ॥੩॥ ਸੰਤ ਮੰਡਲ ਕਾ ਨਹੀ ਬਿਨਾਸੁ ॥ ਸੰਤ ਮੰਡਲ ਮਹਿ ਹਰਿ ਗੁਣਤਾਸੁ ॥ ਸੰਤ ਮੰਡਲ ਠਾਕੁਰ ਬਿਸ੍ਰਾਮੁ ॥ ਨਾਨਕ ਓਤਿ ਪੋਤਿ ਭਗਵਾਨੁ ॥੪॥੨੪॥੩੭॥

ਭੈਰਉ ਮਹਲਾ ੫ ॥ ਰੋਗੁ ਕਵਨੁ ਜਾਂ ਰਾਖੈ ਆਪਿ ॥ ਤਿਸੁ ਜਨ ਹੋਇ ਨ ਦੂਖੁ ਸੰਤਾਪੁ ॥ ਜਿਸੁ ਊਪਰਿ ਪ੍ਰਭੁ ਕਿਰਪਾ ਕਰੈ ॥ ਤਿਸੁ ਊਪਰ ਤੇ ਕਾਲੁ ਪਰਹਰੈ ॥੧॥ ਸਦਾ ਸਖਾਈ ਹਰਿ ਹਰਿ ਨਾਮੁ ॥

ਜਿਸੁਦੀਤਾਆਵੈਤਿਸੁਸਦਾਸੁਖੁਹੋਵੈਨਿਕਟਿਨਆਵੈਤਾਕੈਜਾਮੁ॥੧॥ਰਹਾਉ॥ਜ
ਬਾਇਹੁਨਸੋਤਬਾਕਿਨਹਿਉਪਾਇਆ॥ਕਵਨੁਮੂਲਤੇਕਿਆਪ੍ਰਗਟਾਇਆ॥ਆਪਿ
ਹਿਮਾਰਿਆਪਿਜੀਵਾਲੈ॥ਅਪਨੇਭਗਤਕਉਸਦਾਪ੍ਰਤਿਪਾਲੈ॥੨॥ਸਭੁਕਿਛੁਜਾਣ
ਹੁਤਿਸਕੈਹਾਥਿ॥ਪ੍ਰਭੁਮੇਰੋਅਨਾਥਕੋਨਾਥ॥ਦੁਖਭੰਜਨੁਤਾਕਾਹੈਨਾਉ॥ਸੁਖਪਾਵ
ਹਿਤਿਸਕੇਗੁਣਗਾਉ॥੩॥ਸੁਣਿਸੁਆਮੀਸੰਤਨਅਰਦਾਸਿ॥ਜੀਉਪ੍ਰਾਨਧਨੁਤੁਮ
ਰੈਪਾਸਿ॥ਇਹੁਜਗੁਤੇਰਾਸਭਤੁਝਹਿਧਿਆਏ॥ਕਰਿਕਿਰਪਾਨਾਨਕਸੁਖੁਪਾਏ॥੪
॥੨੫॥੩੮॥ਭੈਰਉਮਹਲਾ੫ ॥ਤੇਰੀਟੇਕਰਹਾਕਲਿਮਾਹਿ॥ਤੇਰੀਟੇਕਤੇਰੇ
ਗੁਣਗਾਹਿ॥ਤੇਰੀਟੇਕਨਪੋਹੈਕਾਲੁ॥ਤੇਰੀਟੇਕਬਿਨਸੈਜੰਜਾਲੁ॥੧॥ਦੀਨਦੁਨੀ
ਆਤੇਰੀਟੇਕ॥ਸਭਮਹਿਰਵਿਆਸਾਹਿਬੁਏਕ॥੧॥ਰਹਾਉ॥ਤੇਰੀਟੇਕਕਰਉਆ
ਨੰਦ॥ਤੇਰੀਟੇਕਜਪਉਗੁਰਮੰਤ॥ਤੇਰੀਟੇਕਤਰੀਐਭਉਸਾਗਰੁ॥ਰਾਖਣਹਾਰੁਪੂਰਾਸੁ
ਖਸਾਗਰੁ॥੨॥ਤੇਰੀਟੇਕਨਾਹੀਭਉਕੋਇ॥ਅੰਤਰਜਾਮੀਸਾਚਾਸੋਇ॥ਤੇਰੀਟੇਕਤੇਰਾ
ਮਨਤਾਣੁ॥ਈਹਾਂਊਹਾਂਤੂਦੀਬਾਣੁ॥੩॥ਤੇਰੀਟੇਕਤੇਰਾਭਰਵਾਸਾ॥ਸਗਲਧਿਆ
ਵਹਿਪ੍ਰਭਗੁਣਤਾਸਾ॥ਜਪਿਜਪਿਅਨਦੁਕਰਹਿਤੇਰੇਦਾਸਾ॥ਸਿਮਰਿਨਾਨਕਸਾਚੇ
ਗੁਣਤਾਸਾ॥੪॥੨੬॥੩੯॥ਭੈਰਉਮਹਲਾ੫ ॥ਪ੍ਰਥਮੇਛੋਡੀਪਰਾਈ
ਨਿੰਦਾ॥ਉਤਰਿਗਈਸਭਮਨਕੀਚਿੰਦਾ॥ਲੋਭੁਮੋਹੁਸਭੁਕੀਨੋਦੂਰਿ॥ਪਰਮਬੈਸਨੋ
ਪ੍ਰਭਪੇਖਿਹਜੂਰਿ॥੧॥ਐਸੋਤਿਆਗੀਵਿਰਲਾਕੋਇ॥ਹਰਿਹਰਿਨਾਮੁਜਪੈਜਨੁਸੋ
ਈ॥੧॥ਰਹਾਉ॥ਅਹੰਬੁਧਿਕਾਛੋਡਿਆਸੰਗੁ॥ਕਾਮਕ੍ਰੋਧਕਾਉਤਰਿਆਰੰਗੁ॥ਨ
ਮਧਿਆਏਹਰਿਹਰਿਹਰੇ॥ਸਾਧਜਨਾਕੈਸੰਗਿਨਿਸਤਰੇ॥੨॥ਬੈਰੀਮੀਤਹੋਇਸਮ
ਨਾ॥ਸਰਬਮਹਿਪੂਰਨਭਗਵਾਨਾ॥ਪ੍ਰਭਕੀਆਗਿਆਮਾਨਿਸੁਖੁਪਾਇਆ॥ਗੁਰਿਪੂ
ਰੈਹਰਿਨਾਮੁਦ੍ਰਿੜਾਇਆ॥੩॥ਕਰਿਕਿਰਪਾਜਿਸੁਰਾਖੈਆਪਿ॥ਸੋਈਭਗਤੁਜਪੈਨਾ
ਮਜਾਪ॥ਮਨਿਪ੍ਰਗਾਸੁਗੁਰਤੇਮਤਿਲਈ॥ਕਹੁਨਾਨਕਤਾਕੀਪੂਰੀਪਈ॥੪॥੨੭॥
੪੦॥ਭੈਰਉਮਹਲਾ੫ ॥ਸੁਖੁਨਾਹੀਬਹੁਤੈਧਨਖਾਟੇ॥ਸੁਖੁਨਾਹੀਪੇਖੇਨਿਰਤਿਨ
ਾਟੇ॥ਸੁਖੁਨਾਹੀਬਹੁਦੇਸਕਮਾਏ॥ਸਰਬਸੁਖਾਹਰਿਹਰਿਗੁਣਗਾਏ॥੧॥ਸੁਖਸਹਜ

ਆਨੰਦਲਹਹੁ॥ਸਾਧਸੰਗਤਿਪਾਈਐਵਡਭਾਗੀਗੁਰਮੁਖਿਹਰਿਹਰਿਨਾਮੁਕਹਹੁ॥
੧॥ਰਹਾਉ॥ਬੰਧਨਮਾਤਪਿਤਾਸੁਤਬਨਿਤਾ॥ਬੰਧਨਕਰਮਧਰਮਹਉਕਰਤਾ॥ਬੰਧ
ਨਕਾਟਨਹਾਰੁਮਨਿਵਸੈ॥ਤਉਸੁਖੁਪਾਵੈਨਿਜਘਰਿਬਸੈ॥੨॥ਸਭਿਜਾਚਿਕਪ੍ਰਭ
ਦੇਵਨਹਾਰ॥ਗੁਣਨਿਧਾਨਬੇਅੰਤਅਪਾਰ॥ਜਿਸਨੋਕਰਮੁਕਰੇਪ੍ਰਭੁਅਪਨਾ॥ਹਰਿ
ਹਰਿਨਾਮੁਤਿਨੈਜਨਿਜਪਨਾ॥੩॥ਗੁਰਅਪਨੇਆਗੈਅਰਦਾਸਿ॥ਕਰਿਕਿਰਪਾਪੁਰ
ਖਗੁਣਤਾਸਿ॥ਕਹੁਨਾਨਕਤੁਮਰੀਸਰਣਾਈ॥ਜਿਉਭਾਵੈਤਿਉਰਖਹੁਗੁਸਾਈ॥
੪॥੨੮॥੪੧॥ਭੈਰਉਮਹਲਾ੫ ॥ਗੁਰਮਿਲਿਤਿਆਗਿਓਦੂਜਾਭਾਉ॥
ਗੁਰਮੁਖਿਜਪਿਓਹਰਿਕਾਨਾਉ॥ਬਿਸਰੀਚਿੰਤਨਾਮਿਰੰਗੁਲਾਗਾ॥ਜਨਮਜਨਮਕਾ
ਸੋਇਆਜਾਗਾ॥੧॥ਕਰਿਕਿਰਪਾਅਪਨੀਸੇਵਾਲਾਏ॥ਸਾਧੂਸੰਗਿਸਰਬਸੁਖਪ
ਾਏ॥੧॥ਰਹਾਉ॥ਰੋਗਦੋਖਗੁਰਸਬਦਿਨਿਵਾਰੇ॥ਨਾਮਅਉਖਧੁਮਨਭੀਤਰਿਸਾਰੇ॥
ਗੁਰਭੇਟਤਮਨਿਭਇਆਅਨੰਦ॥ਸਰਬਨਿਧਾਨਨਾਮਭਗਵੰਤ॥੨॥ਜਨਮਮਰਣ
ਕੀਮਿਟੀਜਮਤ੍ਰਾਸ॥ਸਾਧਸੰਗਤਿਊਂਧਕਮਲਬਿਗਾਸ॥ਗੁਣਗਾਵਤਨਿਹਚਲੁ
ਬਿਸ੍ਰਾਮ॥ਪੂਰਨਹੋਏਸਗਲੇਕਾਮ॥੩॥ਦੁਲਭਦੇਹਆਈਪਰਵਾਨੁ॥ਸਫਲਹੋ
ਈਜਪਿਹਰਿਹਰਿਨਾਮੁ॥ਕਹੁਨਾਨਕਪ੍ਰਭਿਕਿਰਪਾਕਰੀ॥ਸਾਸਿਗਿਰਾਸਿਜਪਉਹ
ਰਿਹਰੀ॥੪॥੨੯॥੪੨॥ਭੈਰਉਮਹਲਾ੫ ॥ਸਭਤੇਊਚਾਜਾਕਾਨਾਉ॥ਸਦ
ਸਦਾਤਾਕੇਗੁਣਗਾਉ॥ਜਿਸੁਸਿਮਰਤਸਗਲਾਦੁਖੁਜਾਇ॥ਸਰਬਸੁਖਵਸਹਿ
ਮਨਿਆਇ॥੧॥ਸਿਮਰਿਮਨਾਤੂਸਾਚਾਸੋਇ॥ਹਲਤਿਪਲਤਿਤੁਮਰੀਗਤਿਹੋ
ਇ॥੧॥ਰਹਾਉ॥ਪੁਰਖਨਿਰੰਜਨਸਿਰਜਨਹਾਰੁ॥ਜੀਅਜੰਤਦੇਵੈਆਹਾਰੁ॥ਕੋਟਿ
ਖਤੇਖਿਨਬਖਸਨਹਾਰ॥ਭਗਤਿਭਾਇਸਦਾਨਿਸਤਾਰ॥੨॥ਸਾਚਾਧਨੁਸਾਚੀਵ
ਡਿਆਈ॥ਗੁਰਪੂਰੇਤੇਨਿਹਚਲਮਤਿਪਾਈ॥ਕਰਿਕਿਰਪਾਜਿਸੁਰਾਖਨਹਾਰਾ॥
ਤਾਕਾਸਗਲਮਿਟੈਅੰਧਿਆਰਾ॥੩॥ਪਾਰਬ੍ਰਹਮਸਿਉਲਾਗੋਧਿਆਨ॥ਪੂਰਨ
ਪੂਰਿਰਹਿਓਨਿਰਬਾਨ॥ਭ੍ਰਮਭਉਮੇਟਿਮਿਲੇਗੋਪਾਲ॥ਨਾਨਕਕਉਗੁਰਭਏਦ
ਇਆਲ॥੪॥੩੦॥੪੩॥ਭੈਰਉਮਹਲਾ੫ ॥ਜਿਸੁਸਿਮਰਤਮਨਿਹੋ

ਇਪ੍ਰਗਾਸੁ॥ਮਿਟਹਿਕਲੇਸਸੁਖਸਹਜਿਨਿਵਾਸੁ॥ਤਿਸਹਿਪਰਾਪਤਿਜਿਸੁਪ੍ਰਭੁਦੇ
ਇ॥ਪੂਰੇਗੁਰਕੀਪਾਏਸੇਵ॥੧॥ਸਰਬਸੁਖਾਪ੍ਰਭਤੇਰੋਨਾਉ॥ਆਠਪਹਰਮੇਰੇਮਨ
ਗਾਉ॥੧॥ਰਹਾਉ॥ਜੋਇਛੈਸੋਈਫਲੁਪਾਏ॥ਹਰਿਕਾਨਾਮੁਮੰਨਿਵਸਾਏ॥ਆਵ
ਣਜਾਣਰਹੇਹਰਿਧਿਆਇ॥ਭਗਤਿਭਾਇਪ੍ਰਭਕੀਲਿਵਲਾਇ॥੨॥ਬਿਨਸੇਕਾ
ਮਕ੍ਰੋਧਅਹੰਕਾਰ॥ਤੂਟੇਮਾਇਆਮੋਹਪਿਆਰ॥ਪ੍ਰਭਕੀਟੇਕਰਹੈਦਿਨੁਰਾਤਿ॥ਪਾ
ਰਬ੍ਰਹਮੁਕਰੇਜਿਸੁਦਾਤਿ॥੩॥ਕਰਨਕਰਾਵਨਹਾਰਸੁਆਮੀ॥ਸਗਲਘਟਾਕੇਅੰ
ਤਰਜਾਮੀ॥ਕਰਿਕਿਰਪਾਅਪਨੀਸੇਵਾਲਾਇ॥ਨਾਨਕਦਾਸਤੇਰੀਸਰਣਾਇ॥੪
॥੩੧॥੪੪॥ਭੈਰਉਮਹਲਾ੫ ॥ਲਾਜਮਰੈਜੋਨਾਮੁਨਲੇਵੈ॥ਨਾਮਬਿਹੂਨ
ਸੁਖੀਕਿਉਸੋਵੈ॥ਹਰਿਸਿਮਰਨੁਛਾਡਿਪਰਮਗਤਿਚਾਹੈ॥ਮੂਲਬਿਨਾਸਾਖਾਕਤ
ਆਹੈ॥੧॥ਗੁਰੁਗੋਵਿੰਦੁਮੇਰੇਮਨਧਿਆਇ॥ਜਨਮਜਨਮਕੀਮੈਲੁਉਤਾਰੈਬੰਧ
ਨਕਾਟਿਹਰਿਸੰਗਿਮਿਲਾਇ॥੧॥ਰਹਾਉ॥ਤੀਰਥਿਨਾਇਕਹਾਸੁਚਿਸੈਲੁ॥ਮ
ਨਕਉਵਿਆਪੈਹਉਮੈਮੈਲੁ॥ਕੋਟਿਕਰਮਬੰਧਨਕਾਮੂਲੁ॥ਹਰਿਕੇਭਜਨਬਿਨੁ
ਬਿਰਥਾਪੂਲੁ॥੨॥ਬਿਨੁਖਾਏਬੂਝੈਨਹੀਭੂਖ॥ਰੋਗੁਜਾਇਤਾਂਉਤਰਹਿਦੂਖ॥ਕਾ
ਮਕ੍ਰੋਧਲੋਭਮੋਹਿਬਿਆਪਿਆ॥ਜਿਨਿਪ੍ਰਭਿਕੀਨਾਸੋਪ੍ਰਭੁਨਹੀਜਾਪਿਆ॥੩
॥ਧਨੁਧਨੁਸਾਧਧੰਨੁਹਰਿਨਾਉ॥ਆਠਪਹਰਕੀਰਤਨੁਗੁਣਗਾਉ॥ਧਨੁਹਰਿਭਗ
ਤਿਧਨੁਕਰਣੈਹਾਰ॥ਸਰਣਿਨਾਨਕਪ੍ਰਭਪੁਰਖਅਪਾਰ॥੪॥੩੨॥੪੫॥ਭੈਰਉਮ
ਹਲਾ੫ ॥ਗੁਰਸੁਪ੍ਰਸੰਨਹੋਇਭਉਗਏ॥ਨਾਮਨਿਰੰਜਨਮਨਮਹਿਲਏ॥
ਦੀਨਦਇਆਲਸਦਾਕਿਰਪਾਲ॥ਬਿਨਸਿਗਏਸਗਲੇਜੰਜਾਲ॥੧॥ਸੂਖਸਹ
ਜਆਨੰਦਘਨੇ॥ਸਾਧਸੰਗਿਮਿਟੇਭੈਭਰਮਾ॥ਅੰਮ੍ਰਿਤੁਹਰਿਹਰਿਰਸਨਭਨੇ॥੧॥
ਰਹਾਉ॥ਚਰਨਕਮਲਸਿਉਲਾਗੋਹੇਤੁ॥ਖਿਨਮਹਿਬਿਨਸਿਓਮਹਾਪਰੇਤੁ॥ਆ
ਠਪਹਰਹਰਿਹਰਿਜਪੁਜਾਪਿ॥ਰਾਖਨਹਾਰਗੋਵਿਦਗੁਰਆਪਿ॥੨॥ਅਪੁਨੇ
ਸੇਵਕਕਉਸਦਾਪ੍ਰਤਿਪਾਰੈ॥ਭਗਤਜਨਾਕੇਸਾਸਨਿਹਾਰੈ॥ਮਾਨਸਕੀਕਹੁਕੇਤਕ
ਬਾਤ॥ਜਮਤੇਰਾਖੈਦੇਕਰਿਹਾਥ॥੩॥ਨਿਰਮਲਸੋਭਾਨਿਰਮਲਰੀਤਿ॥ਪਾਰ

ਬ੍ਰਹਮੁਆਇਆਮਨਿਚੀਤਿ॥ਕਰਿਕਿਰਪਾਗੁਰਿਦੀਨੋਦਾਨੁ॥ਨਾਨਕਪਾਇਆਨਾਮੁਨਿਧਾ
ਨੁ॥੪॥੩੩॥੪੬॥ਭੈਰਉਮਹਲਾ੫ ॥ਕਰਣਕਾਰਣਸਮਰਥੁਗੁਰੁਮੇਰਾ॥ਜੀ
ਅਪ੍ਰਾਣਸੁਖਦਾਤਾਨੇਰਾ॥ਭੈਭੰਜਨਅਬਿਨਾਸੀਰਾਇ॥ਦਰਸਨਿਦੇਖਿਐਸਭੁਦੁਖੁ
ਜਾਇ॥੧॥ਜਤਕਤਪੇਖਉਤੇਰੀਸਰਣਾ॥ਬਲਿਬਲਿਜਾਈਸਤਿਗੁਰਚਰਣਾ॥੧॥
ਰਹਾਉ॥ਪੂਰਨਕਾਮਮਿਲੇਗੁਰਦੇਵ॥ਸਭਿਫਲਦਾਤਾਨਿਰਮਲਸੇਵ॥ਕਰੁਗਹਿਲੀ
ਨੇਅਪੁਨੇਦਾਸ॥ਰਾਮਨਾਮੁਰਿਦਦੀਓਨਿਵਾਸ॥੨॥ਸਦਾਅਨੰਦੁਨਾਹੀਕਿਛੁਸੋਗੁ॥
ਦੂਖੁਦਰਦੁਨਹਬਿਆਪੈਰੋਗੁ॥ਸਭੁਕਿਛੁਤੇਰਾਤੂਕਰਣੈਹਾਰੁ॥ਪਾਰਬ੍ਰਹਮਗੁਰਅ
ਗਮਅਪਾਰ॥੩॥ਨਿਰਮਲਸੋਭਾਅਚਰਜਬਾਣੀ॥ਪਾਰਬ੍ਰਹਮਪੂਰਨਮਨਿਭਾਣੀ
॥ਜਲਿਥਲਿਮਹੀਅਲਿਰਵਿਆਸੋਇ॥ਨਾਨਕਸਭੁਕਿਛੁਪ੍ਰਭਤੇਹੋਇ॥੪॥
੩੪॥੪੭॥ਭੈਰਉਮਹਲਾ੫ ॥ਮਨੁਤਨੁਰਾਤਾਰਾਮਰੰਗਿਚਰਣੇ॥ਸਰਬ
ਮਨੋਰਥਪੂਰਨਕਰਣੇ॥ਆਠਪਹਰਗਾਵਤਭਗਵੰਤੁ॥ਸਤਿਗੁਰਿਦੀਨੋਪੂਰਾਮੰਤੁ
॥੧॥ਸੋਵਡਭਾਗੀਜਿਸੁਨਾਮਿਪਿਆਰੁ॥ਤਿਸਕੈਸੰਗਿਤਰੈਸੰਸਾਰੁ॥੧॥ਰਹਾਉ॥
ਸੋਈਗਿਆਨੀਜਿਸਿਮਰੈਏਕ॥ਸੋਧਨੁਵੰਤਾਜਿਸੁਬੁਧਿਬਿਬੇਕ॥ਸੋਕੁਲਵੰਤਾਜਿ
ਸਿਮਰੈਸੁਆਮੀ॥ਸੋਪਤਿਵੰਤਾਜਿਆਪੁਪਛਾਨੀ॥੨॥ਗੁਰਪਰਸਾਦਿਪਰਮਪਦੁਪ
ਇਆ॥ਗੁਣਗੋਪਾਲਦਿਨੁਰੈਨਿਧਿਆਇਆ॥ਤੂਟੇਬੰਧਨਪੂਰਨਆਸਾ॥ਹਰਿ
ਕੇਚਰਨਰਿਦਮਾਹਿਨਿਵਾਸਾ॥੩॥ਕਹੁਨਾਨਕਜਾਕੇਪੂਰਨਕਰਮਾ॥ਸੋਜਨੁਆਇ
ਆਪ੍ਰਭਕੀਸਰਨਾ॥ਆਪਿਪਵਿਤੁਪਾਵਨਸਭਕੀਨੇ॥ਰਾਮਰਸਾਇਣੁਰਸਨਾਚੀ
ਨੇ॥੪॥੩੫॥੪੮॥ਭੈਰਉਮਹਲਾ੫ ॥ਨਾਮੁਲੈਤਕਿਛੁਬਿਘਨੁਨਲਾ
ਗੈ॥ਨਾਮੁਸੁਣਤਜਮੁਦੂਰਹੁਭਾਗੈ॥ਨਾਮੁਲੈਤਸਭਦੂਖਹਨਾਸੁ॥ਨਾਮੁਜਪਤਹਰਿ
ਚਰਣਨਿਵਾਸੁ॥੧॥ਨਿਰਬਿਘਨਭਗਤਿਭਜੁਹਰਿਹਰਿਨਾਉ॥ਰਸਕਿਰਸਕਿਹ
ਰਿਕੇਗੁਣਗਾਉ॥੧॥ਰਹਾਉ॥ਹਰਿਸਿਮਰਤਕਿਛੁਚਾਖੁਨਜੋਹੈ॥ਹਰਿਸਿਮਰਤ
ਦੈਤਦੇਉਨਪੋਹੈ॥ਹਰਿਸਿਮਰਤਮੋਹੁਮਾਨੁਨਬਧੈ॥ਹਰਿਸਿਮਰਤਗਰਭਜੋਨਿਨਰ
ਧੈ॥੨॥ਹਰਿਸਿਮਰਨਕੀਸਗਲੀਬੇਲਾ॥ਹਰਿਸਿਮਰਨੁਬਹੁਮਾਹਿਇਕੇਲਾ॥

ਜਾਤਿ ਅਜਾਤਿ ਜਪੈ ਜਨੁ ਕੋਇ ॥ ਜੋ ਜਾਪੈ ਤਿਸ ਕੀ ਗਤਿ ਹੋਇ ॥੩॥ ਹਰਿ ਕਾ ਨਾਮੁ ਜਪੀ
ਐ ਸਾਧ ਸੰਗਿ ॥ ਹਰਿ ਕੇ ਨਾਮ ਕਾ ਪੂਰਨ ਰੰਗੁ ॥ ਨਾਨਕ ਕਉ ਪ੍ਰਭ ਕਿਰਪਾ ਧਾਰਿ ॥ ਸਾਸਿ
ਸਾਸਿ ਹਰਿ ਦੇਹੁ ਚਿਤਾਰਿ ॥੪॥੩੬॥੪੯॥ ਭੈਰਉ ਮਹਲਾ ੫ ॥ ਆਪੇ ਸਾਸਤੁ
ਆਪੇ ਬੇਦੁ ॥ ਆਪੇ ਘਟਿ ਘਟਿ ਜਾਣੈ ਭੇਦੁ ॥ ਜੋਤਿ ਸਰੂਪ ਜਾ ਕੀ ਸਭ ਵਥੁ ॥ ਕਰਣ
ਕਾਰਣ ਪੂਰਨ ਸਮਰਥੁ ॥੧॥ ਪ੍ਰਭ ਕੀ ਓਟ ਗਹਹੁ ਮਨ ਮੇਰੇ ॥ ਚਰਨ ਕਮਲ ਗੁਰਮੁਖਿ
ਆਰਾਧਹੁ ਦੁਸਮਨ ਦੂਖੁ ਨ ਆਵੈ ਨੇਰੇ ॥੧॥ ਰਹਾਉ ॥ ਆਪੇ ਵਣੁ ਤ੍ਰਿਣੁ ਤ੍ਰਿਭਵਣ ਸਾ
ਰੁ ॥ ਜਾ ਕੈ ਸੂਤਿ ਪਰੋਇਆ ਸੰਸਾਰੁ ॥ ਆਪੇ ਸਿਵ ਸਕਤੀ ਸੰਜੋਗੀ ॥ ਆਪਿ ਨਿਰਬਾਣੀ
ਆਪੇ ਭੋਗੀ ॥੨॥ ਜਤ ਕਤ ਪੇਖਉ ਤਤ ਤਤ ਸੋਇ ॥ ਤਿਸੁ ਬਿਨੁ ਦੂਜਾ ਨਾਹੀ ਕੋਇ ॥
ਸਾਗਰੁ ਤਰੀਐ ਨਾਮ ਕੈ ਰੰਗਿ ॥ ਗੁਣ ਗਾਵੈ ਨਾਨਕੁ ਸਾਧ ਸੰਗਿ ॥੩॥ ਮੁਕਤਿ ਭੁਗਤਿ
ਜੁਗਤਿ ਵਸਿ ਜਾ ਕੈ ॥ ਊਣਾ ਨਾਹੀ ਕਿਛੁ ਜਨ ਤਾ ਕੈ ॥ ਕਰਿ ਕਿਰਪਾ ਜਿਸੁ ਹੋਇ ਸੁਪ੍ਰਸੰ
ਨ ॥ ਨਾਨਕ ਦਾਸ ਸੇਈ ਜਨ ਧੰਨ ॥੪॥੩੭॥੫੦॥ ਭੈਰਉ ਮਹਲਾ ੫ ॥ ਭਗਤ
ਮਨਿ ਆਨੰਦੁ ਗੋਵਿੰਦ ॥ ਅਸਥਿਤਿ ਭਏ ਬਿਨਸੀ ਸਭ ਚਿੰਦ ॥ ਭੈ ਭ੍ਰਮ ਬਿਨਸਿ ਗਏ
ਖਿਨ ਮਾਹਿ ॥ ਪਾਰਬ੍ਰਹਮੁ ਵਸਿਆ ਮਨਿ ਆਇ ॥੧॥ ਰਾਮ ਰਾਮ ਸੰਤ ਸਦਾ ਸਹਾਇ ॥
ਘਰਿ ਬਾਹਰਿ ਨਾਲੇ ਪਰਮੇਸਰੁ ਰਵਿ ਰਹਿਆ ਪੂਰਨ ਸਭ ਠਾਇ ॥੧॥ ਰਹਾਉ ॥ ਧਨੁ ਮਾ
ਲੁ ਜੋਬਨੁ ਜੁਗਤਿ ਗੋਪਾਲ ॥ ਜੀਅ ਪ੍ਰਾਨ ਨਿਤ ਸੁਖ ਪ੍ਰਤਿਪਾਲ ॥ ਅਪਨੇ ਦਾਸ ਕਉ
ਦੇ ਰਾਖੈ ਹਾਥ ॥ ਨਿਮਖ ਨ ਛੋਡੈ ਸਦ ਹੀ ਸਾਥ ॥੨॥ ਹਰਿ ਸਾ ਪ੍ਰੀਤਮੁ ਅਵਰੁ ਨ ਕੋਇ ॥
ਸਾਰਿ ਸਮ੍ਹਾਲੇ ਸਾਚਾ ਸੋਇ ॥ ਮਾਤ ਪਿਤਾ ਸੁਤ ਬੰਧੁ ਨਰਾਇਣੁ ॥ ਆਦਿ ਜੁਗਾਦਿ ਭ
ਗਤ ਗੁਣ ਗਾਇਣੁ ॥੩॥ ਤਿਸ ਕੀ ਧਰ ਪ੍ਰਭ ਕਾ ਮਨਿ ਜੋਰੁ ॥ ਏਕ ਬਿਨਾ ਦੂਜਾ ਨਹੀ ਹੋ
ਰੁ ॥ ਨਾਨਕ ਕੈ ਮਨਿ ਇਹੁ ਪੁਰਖਾਰਥੁ ॥ ਪ੍ਰਭੂ ਹਮਾਰਾ ਸਾਰੇ ਸੁਆਰਥੁ ॥੪॥੩੮॥੫੧
॥ ਭੈਰਉ ਮਹਲਾ ੫ ॥ ਭੈ ਕਉ ਭਉ ਪੜਿਆ ਸਿਮਰਤ ਹਰਿ ਨਾਮ ॥ ਸਗਲ ਬਿ
ਆਧਿ ਮਿਟੀ ਤ੍ਰਿਹੁ ਗੁਣ ਕੀ ਦਾਸ ਕੇ ਹੋਏ ਪੂਰਨ ਕਾਮ ॥੧॥ ਰਹਾਉ ॥ ਹਰਿ ਕੇ ਲੋਕ ਸ
ਦਾ ਗੁਣ ਗਾਵਹਿ ਤਿਨ ਕਉ ਮਿਲਿਆ ਪੂਰਨ ਧਾਮ ॥ ਜਨ ਕਾ ਦਰਸੁ ਬਾਂਛੈ ਦਿਨ
ਰਾਤੀ ਹੋਇ ਪੁਨੀਤ ਧਰਮ ਰਾਇ ਜਾਮ ॥੧॥ ਕਾਮ ਕ੍ਰੋਧ ਲੋਭ ਮਦ ਨਿੰਦਾ ਸਾਧਸੰਗਿ

ਜਿਨਿਆ ਆਭਿਮਾਨਾ ॥ ਐਸੇ ਸੰਤ ਭੇਟਹਿ ਵਡਭਾਗੀ ਨਾਨਕ ਤਿਨ ਕੈ ਸਦ ਕੁਰਬਾਨਾ ॥੨॥
੩੯॥੫੨॥ ਭੈਰਉ ਮਹਲਾ ੫ ॥ ਪੰਚ ਮਜਮੀ ਜੋ ਪੰਚਨ ਰਾਖੈ ॥ ਮਿਥਿਆ ਰਸ
ਨਾ ਨਿਤ ਉਠਿ ਭਾਖੈ ॥ ਚਕ੍ਰ ਬਣਾਇ ਕਰੈ ਪਾਖੰਡ ॥ ਝੁਰਿ ਝੁਰਿ ਪਚੈ ਜੈਸੇ ਤ੍ਰਿਅ ਰੰਡ ॥
੧॥ ਹਰਿ ਕੇ ਨਾਮ ਬਿਨਾ ਸਭ ਝੂਠੁ ॥ ਬਿਨੁ ਗੁਰ ਪੂਰੇ ਮੁਕਤਿ ਨ ਪਾਈਐ ਸਾਚੀ ਦਰਗਹਿ ਸਾ
ਕਤ ਮੂਠੁ ॥੧॥ ਰਹਾਉ ॥ ਸੋਈ ਕੁਚੀਲੁ ਕੁਦਰਤਿ ਨਹੀ ਜਾਨੈ ॥ ਲੀਪਿਐ ਥਾਇ ਨ ਸੁ
ਚਿ ਹਰਿ ਮਾਨੈ ॥ ਅੰਤਰੁ ਮੈਲਾ ਬਾਹਰੁ ਨਿਤ ਧੋਵੈ ॥ ਸਾਚੀ ਦਰਗਹਿ ਅਪਨੀ ਪਤਿ ਖੋਵੈ ॥
੨॥ ਮਾਇਆ ਕਾਰਣਿ ਕਰੈ ਉਪਾਉ ॥ ਕਬਹਿ ਨ ਘਾਲੈ ਸੀਧਾ ਪਾਉ ॥ ਜਿਨਿ ਕੀਆ
ਤਿਸੁ ਚੀਤਿ ਨ ਆਣੈ ॥ ਕੂੜੀ ਕੂੜੀ ਮੁਖਹੁ ਵਖਾਣੈ ॥੩॥ ਜਿਸ ਨੋ ਕਰਮੁ ਕਰੇ ਕਰਤਾ
ਰੁ ॥ ਸਾਧਸੰਗਿ ਹੋਇ ਤਿਸੁ ਬਿਉਹਾਰੁ ॥ ਹਰਿ ਨਾਮ ਭਗਤਿ ਸਿਉ ਲਾਗਾ ਰੰਗੁ ॥ ਕ
ਹੁ ਨਾਨਕ ਤਿਸੁ ਜਨ ਨਹੀ ਭੰਗੁ ॥੪॥੪੦॥੫੩॥ ਭੈਰਉ ਮਹਲਾ ੫ ॥ ਨਿੰਦ
ਕ ਕਉ ਫਿਟਕੇ ਸੰਸਾਰੁ ॥ ਨਿੰਦਕ ਕਾ ਝੂਠਾ ਬਿਉਹਾਰੁ ॥ ਨਿੰਦਕ ਕਾ ਮੈਲਾ ਆਚਾਰੁ ॥ ਦਾ
ਸ ਅਪੁਨੇ ਕਉ ਰਾਖਨਹਾਰੁ ॥੧॥ ਨਿੰਦਕੁ ਮੂਆ ਨਿੰਦਕ ਕੈ ਨਾਲਿ ॥ ਪਾਰਬ੍ਰਹਮ ਪਰਮੇਸ
ਰਿ ਜਨ ਰਾਖੇ ਨਿੰਦਕ ਕੈ ਸਿਰਿ ਕੜਕਿਓ ਕਾਲੁ ॥੧॥ ਰਹਾਉ ॥ ਨਿੰਦਕ ਕਾ ਕਹਿਆ
ਕੋਇ ਨ ਮਾਨੈ ॥ ਨਿੰਦਕ ਝੂਠੁ ਬੋਲਿ ਪਛੁਤਾਨੇ ॥ ਹਾਥ ਪਛੋੜਹਿ ਸਿਰੁ ਧਰਨਿ ਲਗਾ
ਹਿ ॥ ਨਿੰਦਕ ਕਉ ਦਈ ਛੋਡੈ ਨਾਹਿ ॥੨॥ ਹਰਿ ਕਾ ਦਾਸੁ ਕਿਛੁ ਬੁਰਾ ਨ ਮਾਗੈ ॥ ਨਿੰਦ
ਕ ਕਉ ਲਾਗੈ ਦੁਖੁ ਸਾਂਗੈ ॥ ਬਗੁਲੇ ਜਿਉ ਰਹਿਆ ਪੰਖ ਪਸਾਰਿ ॥ ਮੁਖ ਤੇ ਬੋਲਿਆ
ਤਾਂ ਕਢਿਆ ਬੀਚਾਰਿ ॥੩॥ ਅੰਤਰਜਾਮੀ ਕਰਤਾ ਸੋਇ ॥ ਹਰਿ ਜਨੁ ਕਰੈ ਸੁ ਨਿਹਚ
ਲੁ ਹੋਇ ॥ ਹਰਿ ਕਾ ਦਾਸੁ ਸਾਚਾ ਦਰਬਾਰਿ ॥ ਜਨ ਨਾਨਕ ਕਹਿਆ ਤਤੁ ਬੀਚਾਰਿ ॥੪॥
੪੧॥੫੪॥ ਭੈਰਉ ਮਹਲਾ ੫ ॥ ਦੁਇ ਕਰ ਜੋਰਿ ਕਰਉ ਅਰਦਾਸਿ ॥ ਜੀਉ
ਪਿੰਡੁ ਧਨੁ ਤਿਸ ਕੀ ਰਾਸਿ ॥ ਸੋਈ ਮੇਰਾ ਸੁਆਮੀ ਕਰਨੈਹਾਰੁ ॥ ਕੋਟਿ ਬਾਰ ਜਾਈ ਬਲਿ
ਹਾਰ ॥੧॥ ਸਾਧੂ ਧੂਰਿ ਪੁਨੀਤ ਕਰੀ ॥ ਮਨ ਕੇ ਬਿਕਾਰ ਮਿਟਹਿ ਪ੍ਰਭ ਸਿਮਰਤ ਜਨਮ
ਜਨਮ ਕੀ ਮੈਲੁ ਹਰੀ ॥੧॥ ਰਹਾਉ ॥ ਜਾ ਕੇ ਗ੍ਰਿਹ ਮਹਿ ਸਗਲ ਨਿਧਾਨ ॥ ਜਾ ਕੀ ਸੇਵਾ
ਪਾਈਐ ਮਾਨੁ ॥ ਸਗਲ ਮਨੋਰਥ ਪੂਰਨਹਾਰ ॥ ਜੀਅ ਪ੍ਰਾਨ ਭਗਤਨ ਆਧਾਰ ॥੨॥

ਘਟਿਘਟਿਅੰਤਰਿਸਗਲਪ੍ਰਗਾਸ॥ਜਪਿਜਪਿਜੀਵਹਿਭਗਤਗੁਣਤਾਸ॥ਜ
ਕੀਸੇਵਨਬਿਰਥੀਜਾਇ॥ਮਨਤਨਅੰਤਰਿਏਕੁਧਿਆਇ॥੩॥ਗੁਰਉਪਦੇਸਿਦਇ
ਆਸੰਤੋਖੁ॥ਨਾਮੁਨਿਧਾਨੁਨਿਰਮਲੁਇਹੁਥੋਕੁ॥ਕਰਿਕਿਰਪਾਲੀਜੈਲੜਿਲਾਇ
॥ਚਰਨਕਮਲਨਾਨਕਨਿਤਧਿਆਇ॥੪॥੪੨॥੫੫॥ਭੈਰਉਮਹਲਾ੫
॥ਸਤਿਗੁਰਿਅਪੁਨੈਸੁਨੀਅਰਦਾਸਿ॥ਕਾਰਜੁਆਇਆਸਗਲਾਰਾਸਿ॥ਮਨਤ
ਨਅੰਤਰਿਪ੍ਰਭੂਧਿਆਇਆ॥ਗੁਰਪੂਰੇਡਰੁਸਗਲਚੁਕਾਇਆ॥੧॥ਸਭਤੇਵਡ
ਸਮਰਥਗੁਰਦੇਵ॥ਸਭਿਸੁਖਪਾਈਤਿਸਕੀਸੇਵ॥੧॥ਰਹਾਉ॥ਜਾਕਾਕੀਆਸਭੁਕਿ
ਛੁਹੋਇ॥ਤਿਸਕਾਅਮਰੁਨਮੇਟੈਕੋਇ॥ਪਾਰਬ੍ਰਹਮੁਪਰਮੇਸਰੁਅਨੂਪੁ॥ਸਫਲਮੂ
ਰਤਿਗੁਰੁਤਿਸਕਾਰੂਪੁ॥੨॥ਜਾਕੈਅੰਤਰਿਬਸੈਹਰਿਨਾਮੁ॥ਜੋਜੋਪੇਖੈਸੁਬ੍ਰਹਮਗਿ
ਆਨੁ॥ਬੀਸਬਿਸੁਏਜਾਕੈਮਨਿਪਰਗਾਸੁ॥ਤਿਸੁਜਨਕੈਪਾਰਬ੍ਰਹਮਕਾਨਿਵਾਸੁ॥
੩॥ਤਿਸੁਗੁਰਕਉਸਦਕਰੀਨਮਸਕਾਰ॥ਤਿਸੁਗੁਰਕਉਸਦਜਾਉਬਲਿਹਾਰ॥
ਸਤਿਗੁਰਕੇਚਰਨਧੋਇਧੋਇਪੀਵਾ॥ਗੁਰਨਾਨਕਜਪਿਜਪਿਸਦਜੀਵਾ॥੪॥
੪੩॥੫੬॥

ਰਾਗੁਭੈਰਉਮਹਲਾ੫ ਪੜਤਾਲਘਰੁ੩ ੧ੴਸਤਿਗੁਰਪ੍ਰਸਾਦਿ॥

ਪਰਤਿਪਾਲਪ੍ਰਭਕ੍ਰਿਪਾਲਕਵਨਗੁਨਗਨੀ॥ਅਨਿਕਰੰਗਬਹੁਤਰੰਗਸਭਕੋ
ਧਨੀ॥੧॥ਰਹਾਉ॥ਅਨਿਕਗਿਆਨਅਨਿਕਧਿਆਨਅਨਿਕਜਾਪਜਾਪਤਾਪ॥
ਅਨਿਕਗੁਨਿਤਧੁਨਿਤਲਲਿਤਅਨਿਕਧਾਰਮੁਨੀ॥੧॥ਅਨਿਕਨਾਦਅਨਿਕਬਾ
ਜਨਿਮਖਨਿਮਖਅਨਿਕਸ੍ਵਾਦਅਨਿਕਦੋਖਅਨਿਕਰੋਗਮਿਟਹਿਜਸਸੁਨੀ॥ਨਾ
ਨਕਸੇਵਅਪਾਰਦੇਵਤਟਹਖਟਹਬਰਤਪੂਜਾਗਵਨਭਵਨਜਾਤ੍ਰਕਰਨਸਗ
ਲਫਲਪੁਨੀ॥੨॥੧॥੫੭॥੮॥੨੧॥੭॥੫੭॥੯੩॥

ਭੈਰਉਅਸਟਪਦੀਆਮਹਲਾ੧ ਘਰੁ੨ ੧ੴਸਤਿਗੁਰਪ੍ਰਸਾਦਿ॥

ਆਤਮਮਹਿਰਾਮੁਰਾਮਮਹਿਆਤਮੁਚੀਨਸਿਗੁਰਬੀਚਾਰਾ॥ਅੰਮ੍ਰਿਤਬਾਣੀਸ

ਬਦਿਪਛਾਣੀਦੁਖਕਾਟੈਹਉਮਾਰਾ॥੧॥ਨਾਨਕਹਉਮੈਰੋਗਬੁਰੇ॥ਜਹਦੇਖਾਂਤਹਏਕਾਬੇ
ਦਨਆਪੇਬਖਸੈਸਬਦਿਧੁਰੇ॥੧॥ਰਹਾਉ॥ਆਪੇਪਰਖੇਪਰਖਣਹਾਰੈਬਹੁਰਿਸੂਲਾ
ਕੁਨਹੋਈ॥ਜਿਨਕਉਨਦਰਿਭਈਗੁਰਿਮੇਲੇਪ੍ਰਭਭਾਣਾਸਚੁਸੋਈ॥੨॥ਪਉਣੁਪਾ
ਣੀਬੈਸੰਤਰੁਰੋਗੀਰੋਗੀਧਰਤਿਸਭੋਗੀ॥ਮਾਤਪਿਤਾਮਾਇਆਦੇਹਸਿਰੋਗੀਰੋਗੀ
ਕੁਟੰਬਸੰਜੋਗੀ॥੩॥ਰੋਗੀਬ੍ਰਹਮਾਬਿਸਨੁਸਰੁਦ੍ਰਾਰੋਗੀਸਗਲਸੰਸਾਰਾ॥ਹਰਿਪਦੁ
ਚੀਨਿਭਏਸੇਮੁਕਤੇਗੁਰਕਾਸਬਦੁਵੀਚਾਰਾ॥੪॥ਰੋਗੀਸਾਤਸਮੁੰਦਸਨਦੀਆਖੰ
ਡਪਤਾਲਸਿਰੋਗਿਭਰੇ॥ਹਰਿਕੇਲੋਕਸਿਸਾਚਿਸੁਹੇਲੇਸਰਬੀਥਾਈਨਦਰਿਕਰੇ॥
੫॥ਰੋਗੀਖਟਦਰਸਨਭੇਖਧਾਰੀਨਾਨਾਹਠੀਅਨੇਕਾ॥ਬੇਦਕਤੇਬਕਰਹਿਕਹਬਪੁ
ਰੇਨਹਬੂਝਹਿਇਕਏਕਾ॥੬॥ਮਿਠਰਸੁਖਾਇਸੁਰੋਗਿਭਰੀਜੈਕੰਦਮੂਲਿਸੁਖੁਨਾਹੀ
॥ਨਾਮੁਵਿਸਾਰਿਚਲਹਿਅਨਮਾਰਗਿਅੰਤਿਕਾਲਿਪਛੁਤਾਹੀ॥੭॥ਤੀਰਥਿਭਰ
ਮੈਰੋਗੁਨਛੂਟਸਿਪੜਿਆਬਾਦੁਬਿਬਾਦੁਭਇਆ॥ਦੁਬਿਧਾਰੋਗੁਸੁਅਧਿਕਵ
ਡੇਰਾਮਾਇਆਕਾਮੁਹਤਾਜੁਭਇਆ॥੮॥ਗੁਰਮੁਖਿਸਾਚਾਸਬਦਿਸਲਾਹੈਮਨਿ
ਸਾਚਾਤਿਸੁਰੋਗੁਗਇਆ॥ਨਾਨਕਹਰਿਜਨਅਨਦਿਨੁਨਿਰਮਲਜਿਨਕਉਕਰ
ਮਿਨੀਸਾਣੁਪਾਇਆ॥੯॥੧॥

ਭੈਰਉਮਹਲਾ੩ ਘਰੁ੨ ੧ੴਸਤਿਗੁਰਪ੍ਰਸਾਦਿ॥

ਤਿਨਿਕਰਤੈਇਕੁਚਲਤੁਉਪਾਇਆ॥ਅਨਹਦਬਾਣੀਸਬਦੁਸੁਣਾਇਆ॥ਮ
ਨਮੁਖਿਭੂਲੇਗੁਰਮੁਖਿਬੁਝਾਇਆ॥ਕਾਰਣੁਕਰਤਾਕਰਦਾਆਇਆ॥੧॥ਗੁਰ
ਕਾਸਬਦੁਮੇਰੈਅੰਤਰਿਧਿਆਨੁ॥ਹਉਕਬਹੁਨਛੋਡਉਹਰਿਕਾਨਾਮੁ॥੧॥ਰਹਾਉ॥
ਪਿਤਾਪ੍ਰਹਲਾਦੁਪੜਣਪਠਾਇਆ॥ਲੈਪਾਟੀਪਾਧੇਕੈਆਇਆ॥ਨਾਮਬਿਨਾਨ
ਹਪੜਉਅਚਾਰ॥ਮੇਰੀਪਟੀਆਲਿਖਿਦੇਹੁਗੋਬਿੰਦਮੁਰਾਰਿ॥੨॥ਪੁਤ੍ਰਪ੍ਰਹਲਾ
ਦਸਿਉਕਹਿਆਮਾਇ॥ਪਰਵਿਰਤਿਨਪੜਹੁਰਹੀਸਮਝਾਇ॥ਨਿਰਭਉਦਾਤਾ
ਹਰਿਜੀਉਮੇਰੈਨਾਲਿ॥ਜੇਹਰਿਛੋਡਉਤਉਕੁਲਿਲਾਗੈਗਾਲਿ॥੩॥ਪ੍ਰਹਲਾਦਿ
ਸਭਿਚਾਟੜੇਵਿਗਾਰੇ॥ਹਮਾਰਾਕਹਿਆਨਸੁਣੈਆਪਣੇਕਾਰਜਸਵਾਰੇ॥ਸਭਨਗਰੀ

ਮਨਿਭਗਤਿਦ੍ਰਿੜਾਈ॥ਦੁਸਟਸਭਾਕਾਕਿਛੁਨਵਸਾਈ॥੪॥ਸੰਡੈਮਰਕੈਕੀਈ
ਪੂਕਾਰ॥ਸਭੇਦੈਤਰਹੇਝਖਮਾਰਿ॥ਭਗਤਜਨਾਕੀਪਤਿਰਾਖੈਸੋਈ॥ਕੀਤੇਕੈਕਹਿਐ
ਕਿਆਹੋਈ॥੫॥ਕਿਰਤਸੰਜੋਗੀਦੈਤਿਰਾਜੁਚਲਾਇਆ॥ਹਰਿਨਬੂਝੈਤਿਨਿ
ਆਪਿਭੁਲਾਇਆ॥ਪੁਤ੍ਰਪ੍ਰਹਲਾਦਸਿਉਵਾਦੁਰਚਾਇਆ॥ਅੰਧਾਨਬੂਝੈਕਾ
ਲੁਨੇੜੈਆਇਆ॥੬॥ਪ੍ਰਹਲਾਦੁਕੋਠੇਵਿਚਿਰਾਖਿਆਬਾਰਿਦੀਆਤਾਲਾ॥
ਨਿਰਭਉਬਾਲਕੁਮੂਲਿਨਡਰਈਮੇਰੈਅੰਤਰਿਗੁਰਗੋਪਾਲਾ॥ਕੀਤਾਹੋਵੈਸਰੀਕੀ
ਕਰੈਅਣਹੋਦਾਨਾਉਧਰਾਇਆ॥ਜੋਧੁਰਿਲਿਖਿਆਸੁਆਇਪਹੁਤਾਜਨਸਿਉ
ਵਾਦੁਰਚਾਇਆ॥੭॥ਪਿਤਾਪ੍ਰਹਲਾਦਸਿਉਗੁਰਜਉਠਾਈ॥ਕਹਾਂਤੁਮ੍ਹਾਰਾਜਗਦੀ
ਸਗੁਸਾਈ॥ਜਗਜੀਵਨੁਦਾਤਾਅੰਤਿਸਖਾਈ॥ਜਹਦੇਖਾਤਹਰਹਿਆਸਮਾਈ॥
੮॥ਥੰਮ੍ਹੁਉਪਾੜਿਹਰਿਆਪੁਦਿਖਾਇਆ॥ਅਹੰਕਾਰੀਦੈਤੁਮਾਰਿਪਚਾਇਆ॥
ਭਗਤਾਮਨਿਆਨੰਦੁਵਜੀਵਧਾਈ॥ਅਪਨੇਸੇਵਕਕਉਦੇਵਡਿਆਈ॥੯॥ਜੰ
ਮਣੁਮਰਣਾਮੋਹੁਉਪਾਇਆ॥ਆਵਣੁਜਾਣਾਕਰਤੈਲਿਖਿਪਾਇਆ॥ਪ੍ਰਹਲ
ਦਕੈਕਾਰਜਿਹਰਿਆਪੁਦਿਖਾਇਆ॥ਭਗਤਾਕਾਬੋਲੁਆਗੈਆਇਆ॥
੧੦॥ਦੇਵਕੁਲੀਲਖਮੀਕਉਕਰਹਿਜੈਕਾਰੁ॥ਮਾਤਾਨਰਸਿੰਘਕਾਰੂਪੁਨਿਵਾਰੁ॥ਲ
ਖਮੀਭਉਕਰੈਨਸਾਕੈਜਾਇ॥ਪ੍ਰਹਲਾਦੁਜਨੁਚਰਣੀਲਾਗਾਆਇ॥੧੧॥ਸਤਿ
ਗੁਰਿਨਾਮੁਨਿਧਾਨੁਦ੍ਰਿੜਾਇਆ॥ਰਾਜੁਮਾਲੁਝੂਠੀਸਭਮਾਇਆ॥ਲੋਭੀਨਰਹੇ
ਲਪਟਾਇ॥ਹਰਿਕੇਨਾਮਬਿਨੁਦਰਗਹਮਿਲੈਸਜਾਇ॥੧੨॥ਕਹੈਨਾਨਕੁਸਭੁਕੋ
ਕਰੇਕਰਾਇਆ॥ਸੇਪਰਵਾਣੁਜਿਨੀਹਰਿਸਿਉਚਿਤੁਲਾਇਆ॥ਭਗਤਾਕਾਅੰ
ਗੀਕਾਰੁਕਰਦਾਆਇਆ॥ਕਰਤੈਅਪਣਾਰੂਪੁਦਿਖਾਇਆ॥੧੩॥੧॥ਭੈਰਉ
ਮਹਲਾ੩ ॥ਗੁਰਸੇਵਾਤੇਅੰਮ੍ਰਿਤਫਲੁਪਾਇਆਹਉਮੈਤ੍ਰਿਸਨਬੁਝਾਈ
॥ਹਰਿਕਾਨਾਮੁਹ੍ਰਿਦੈਮਨਿਵਸਿਆਮਨਸਾਮਨਹਿਸਮਾਈ॥੧॥ਹਰਿਜੀਉਕਿਰਪਾ
ਕਰਹੁਮੇਰੇਪਿਆਰੇ॥ਅਨਦਿਨੁਹਰਿਗੁਣਦੀਨਜਨੁਮਾਂਗੈਗੁਰਕੈਸਬਦਿਉਧਾਰੇ॥
੧॥ਰਹਾਉ॥ਸੰਤਜਨਾਕਉਜਮੁਜੋਹਿਨਸਾਕੈਰਤੀਅੰਚਦੂਖਨਲਾਈ॥ਆਪਿਤਰ

ਹਿਸਗਲੇਕੁਲਤਾਰਹਿਜੋਤੇਰੀਸਰਣਾਈ॥੨॥ਭਗਤਾਕੀਪੈਜਰਖਹਿਤੂਆਪੇਏ ੫੯੫
ਹਤੇਰੀਵਡਿਆਈ॥ਜਨਮਜਨਮਕੇਕਿਲਵਿਖਦੁਖਕਾਟਹਿਦੁਬਿਧਾਰਤੀਨਰਾ
ਈ॥੩॥ਹਮਮੂੜਮੁਗਧਕਿਛੁਬੂਝਹਿਨਾਹੀਤੂਆਪੇਦੇਹਿਬੁਝਾਈ॥ਜੋਤੁਧੁਭਾਵੈ
ਸੋਈਕਰਸੀਅਵਰੁਨਕਰਣਾਜਾਈ॥੪॥ਜਗਤੁਉਪਾਇਤੁਧੁਧੰਧੈਲਾਇਆਬੁ
ਰੀਕਾਰਕਮਾਈ॥ਜਨਮੁਪਦਾਰਥੁਜੂਐਹਾਰਿਆਸਬਦੈਸੁਰਤਿਨਪਾਈ॥੫॥ਮ
ਨਮੁਖਿਮਰਹਿਤਿਨਕਿਛੂਨਸੂਝੈਦੁਰਮਤਿਅਗਿਆਨਅੰਧਾਰਾ॥ਭਵਜਲੁਪਾਰਿ
ਨਪਾਵਹਿਕਬਹੀਡੂਬਿਮੁਏਬਿਨੁਗੁਰਸਿਰਿਭਾਰਾ॥੬॥ਸਾਚੈਸਬਦਿਰਤੇਜਨਸਾਚੇ
ਹਰਿਪ੍ਰਭਿਆਪਿਮਿਲਾਏ॥ਗੁਰਕੀਬਾਣੀਸਬਦਿਪਛਾਤੀਸਾਚਿਰਹੇਲਿਵਲਾ
ਏ॥੭॥ਤੂੰਆਪਿਨਿਰਮਲੁਤੇਰੇਜਨਹੈਨਿਰਮਲਗੁਰਕੈਸਬਦਿਵੀਚਾਰੇ॥ਨਾਨਕੁ
ਤਿਨਕੈਸਦਬਲਿਹਾਰੈਰਾਮਨਾਮੁਉਰਿਧਾਰੇ॥੮॥੨॥੩॥

ਭੈਰਉਮਹਲਾ੫ ਘਰੁ੨ ਅਸਟਪਦੀਆ॥ ੧ੴਸਤਿਗੁਰਪ੍ਰਸਾਦਿ॥
ਜਿਸੁਨਾਮੁਰਿਦੈਸੋਈਵਡਰਾਜਾ॥ਜਿਸੁਨਾਮੁਰਿਦੈਤਿਸੁਪੂਰੇਕਾਜਾ॥ਜਿਸੁਨਾਮੁਰਿ
ਦੈਤਿਨਿਕੋਟਿਧਨਪਾਏ॥ਨਾਮਬਿਨਾਜਨਮੁਬਿਰਥਾਜਾਏ॥੧॥ਤਿਸੁਸਾਲਾਹੀ
ਜਿਸੁਹਰਿਧਨੁਰਾਸਿ॥ਸੋਵਡਭਾਗੀਜਿਸੁਗੁਰਮਸਤਕਿਹਾਥੁ॥੧॥ਰਹਾਉ॥ਜਿ
ਸੁਨਾਮੁਰਿਦੈਤਿਸੁਕੋਟਿਕਈਸੈਨਾ॥ਜਿਸੁਨਾਮੁਰਿਦੈਤਿਸੁਸਹਜਸੁਖੈਨਾ॥ਜਿਸੁ
ਨਾਮੁਰਿਦੈਸੋਸੀਤਲੁਹੂਆ॥ਨਾਮਬਿਨਾਧ੍ਰਿਗੁਜੀਵਣੁਮੂਆ॥੨॥ਜਿਸੁਨਾਮੁਰਿ
ਦੈਸੋਜੀਵਨਮੁਕਤਾ॥ਜਿਸੁਨਾਮੁਰਿਦੈਤਿਸੁਸਭਹੀਜੁਗਤਾ॥ਜਿਸੁਨਾਮੁਰਿਦੈਤਿ
ਨਿਨਉਨਿਧਿਪਾਈ॥ਨਾਮਬਿਨਾਭ੍ਰਮਿਆਵੈਜਾਈ॥੩॥ਜਿਸੁਨਾਮੁਰਿਦੈਸੋਵੇ
ਪਰਵਾਹਾ॥ਜਿਸੁਨਾਮੁਰਿਦੈਤਿਸੁਸਦਹੀਲਾਹਾ॥ਜਿਸੁਨਾਮੁਰਿਦੈਤਿਸੁਵਡਪ
ਰਵਾਰਾ॥ਨਾਮਬਿਨਾਮਨਮੁਖਗਾਵਾਰਾ॥੪॥ਜਿਸੁਨਾਮੁਰਿਦੈਤਿਸੁਨਿਹਚਲਆ
ਸਨੁ॥ਜਿਸੁਨਾਮੁਰਿਦੈਤਿਸੁਤਖਤਿਨਿਵਾਸਨੁ॥ਜਿਸੁਨਾਮੁਰਿਦੈਸੋਸਾਚਾਸਾਹੁ॥
ਨਾਮਹੀਣਨਾਹੀਪਤਿਵੇਸਾਹੁ॥੫॥ਜਿਸੁਨਾਮੁਰਿਦੈਸੋਸਭਮਹਿਜਾਤਾ॥ਜਿਸੁਨਾ
ਮੁਰਿਦੈਸੋਪੁਰਖੁਬਿਧਾਤਾ॥ਜਿਸੁਨਾਮੁਰਿਦੈਸੋਸਭਤੇਊਚਾ॥ਨਾਮਬਿਨਾਭ੍ਰਮਿਜੋ

ਨੀਮੂਚਾ॥੬॥ਜਿਸੁਨਾਮੁਰਿਦੈਤਿਸੁਪ੍ਰਗਟਿਪਹਾਰਾ॥ਜਿਸੁਨਾਮੁਰਿਦੈਤਿਸੁਮਿਟਿ
ਆਅੰਧਾਰਾ॥ਜਿਸੁਨਾਮੁਰਿਦੈਸੋਪੁਰਖੁਪਰਵਾਣੁ॥ਨਾਮਬਿਨਾਫਿਰਿਆਵਣਜਾ
ਣੁ॥੭॥ਤਿਨਿਨਾਮੁਪਾਇਆਜਿਸੁਭਇਓਕ੍ਰਿਪਾਲ॥ਸਾਧਸੰਗਤਿਮਹਿਲਖੇਗੋ
ਪਾਲ॥ਆਵਣਜਾਣਰਹੇਸੁਖੁਪਾਇਆ॥ਕਹੁਨਾਨਕਤਤੈਤਤੁਮਿਲਾਇਆ॥੮॥
੧॥੪॥ਭੈਰਉਮਹਲਾ੫ ॥ਕੋਟਿਬਿਸਨਕੀਨੇਅਵਤਾਰ॥ਕੋਟਿਬ੍ਰਹਮੰਡਜਾਕੇਧ੍ਰ
ਮਸਾਲ॥ਕੋਟਿਮਹੇਸਉਪਾਇਸਮਾਏ॥ਕੋਟਿਬ੍ਰਹਮੇਜਗੁਸਾਜਣਲਾਏ॥੧॥ਐ
ਸੋਧਣੀਗੁਵਿੰਦੁਹਮਾਰਾ॥ਬਰਨਿਨਸਾਕਉਗੁਨਬਿਸਥਾਰਾ॥੧॥ਰਹਾਉ॥ਕੋਟਿਮਾ
ਇਆਜਾਕੈਸੇਵਕਾਇ॥ਕੋਟਿਜੀਅਜਾਕੀਸਿਹਜਾਇ॥ਕੋਟਿਉਪਾਰਜਨਾਤੇਰੈਅੰ
ਗਿ॥ਕੋਟਿਭਗਤਬਸਤਹਰਿਸੰਗਿ॥੨॥ਕੋਟਿਛਤ੍ਰਪਤਿਕਰਤਨਮਸਕਾਰ॥ਕੋਟਿ
ਇੰਦ੍ਰਠਾਢੇਹੈਦੁਆਰ॥ਕੋਟਿਬੈਕੁੰਠਜਾਕੀਦ੍ਰਿਸਟੀਮਾਹਿ॥ਕੋਟਿਨਾਮਜਾਕੀਕੀਮ
ਤਿਨਾਹਿ॥੩॥ਕੋਟਿਪੂਰੀਅਤਹੈਜਾਕੈਨਾਦ॥ਕੋਟਿਅਖਾਰੇਚਲਿਤਬਿਸਮਾਦ॥
ਕੋਟਿਸਕਤਸਿਵਆਗਿਆਕਾਰ॥ਕੋਟਿਜੀਅਦੇਵੈਆਧਾਰ॥੪॥ਕੋਟਿਤੀਰਥ
ਜਾਕੇਚਰਨਮਝਾਰ॥ਕੋਟਿਪਵਿਤ੍ਰਜਪਤਨਾਮਚਾਰ॥ਕੋਟਿਪੂਜਾਰੀਕਰਤੇਪੂਜਾ॥
ਕੋਟਿਬਿਸਥਾਰਨੁਅਵਰੁਨਦੂਜਾ॥੫॥ਕੋਟਿਮਹਿਮਾਜਾਕੀਨਿਰਮਲਹੰਸ॥ਕੋਟਿ
ਉਸਤਤਿਜਾਕੀਕਰਤਬ੍ਰਹਮੰਸ॥ਕੋਟਿਪਰਲਉਓਪਤਿਨਿਮਖਮਾਹਿ॥ਕੋਟਿ
ਗੁਣਾਤੇਰੇਗਣੇਨਜਾਹਿ॥੬॥ਕੋਟਿਗਿਆਨੀਕਥਹਿਗਿਆਨੁ॥ਕੋਟਿਧਿਆਨੀ
ਧਰਤਧਿਆਨੁ॥ਕੋਟਿਤਪੀਸਰਤਪਹੀਕਰਤੇ॥ਕੋਟਿਮੁਨੀਸਰਮੁਨਿਮਹਿਰਤੇ
॥੭॥ਅਵਿਗਤਨਾਥੁਅਗੋਚਰਸੁਆਮੀ॥ਪੂਰਿਰਹਿਆਘਟਅੰਤਰਜਾਮੀ॥
ਜਤਕਤਦੇਖਉਤੇਰਾਵਾਸਾ॥ਨਾਨਕਕਉਗੁਰਿਕੀਓਪ੍ਰਗਾਸਾ॥੮॥੨॥੫॥ਭੈਰਉਮ
ਹਲਾ੫ ॥ਸਤਿਗੁਰਿਮੋਕਉਕੀਨੋਦਾਨੁ॥ਅਮੋਲਰਤਨੁਹਰਿਦੀਨੋਨਾ
ਮੁ॥ਸਹਜਬਿਨੋਦਚੋਜਆਨੰਤਾ॥ਨਾਨਕਕਉਪ੍ਰਭੁਮਿਲਿਓਅਚਿੰਤਾ॥੧॥ਕ
ਹੁਨਾਨਕਕੀਰਤਿਹਰਿਸਾਚੀ॥ਬਹੁਰਿਬਹੁਰਿਤਿਸੁਸੰਗਿਮਨੁਰਾਚੀ॥੧॥ਰਹਾਉ
॥ਅਚਿੰਤਹਮਾਰੈਭੋਜਨਭਾਉ॥ਅਚਿੰਤਹਮਾਰੈਲੀਚੈਨਾਉ॥ਅਚਿੰਤਹਮਾਰੈਸਬ

ਦਿਉਧਾਰ॥ਅਚਿੰਤਹਮਾਰੈਭਰੇਭੰਡਾਰ॥੨॥ਅਚਿੰਤਹਮਾਰੈਕਾਰਜਪੂਰੇ॥ਅਚਿੰਤਹ
ਮਾਰੈਲਥੇਵਿਸੂਰੇ॥ਅਚਿੰਤਹਮਾਰੈਬੈਰੀਮੀਤਾ॥ਅਚਿੰਤੋਹੀਇਹੁਮਨੁਵਸਿਕੀਤਾ॥ ੫੯੬
੩॥ਅਚਿੰਤਪ੍ਰਭੂਹਮਕੀਆਦਿਲਾਸਾ॥ਅਚਿੰਤਹਮਾਰੀਪੂਰਨਆਸਾ॥ਅਚਿੰਤ
ਹਮਾਕਉਸਗਲਸਿਧਾਂਤੁ॥ਅਚਿੰਤੁਹਮਕਉਗੁਰਿਦੀਨੋਮੰਤ੍ਰ॥੪॥ਅਚਿੰਤਹਮ
ਰੇਬਿਨਸੇਬੈਰਾ॥ਅਚਿੰਤਹਮਾਰੈਮਿਟੇਅੰਧੇਰਾ॥ਅਚਿੰਤੋਹੀਮਨਕੀਰਤਨੁਮੀਠਾ॥ਅ
ਚਿੰਤੋਹੀਪ੍ਰਭੁਘਟਿਘਟਿਡੀਠਾ॥੫॥ਅਚਿੰਤਮਿਟਿਓਹੈਸਗਲੋਭਰਮਾ॥ਅਚਿੰ
ਤਵਸਿਓਮਨਿਸੁਖੁਬਿਸ੍ਰਾਮਾ॥ਅਚਿੰਤਹਮਰੈਅਨਹਤਵਾਜੈ॥ਅਚਿੰਤਹਮਾਰੈਗੋ
ਬਿੰਦੁਗਾਜੈ॥੬॥ਅਚਿੰਤਹਮਾਰੈਮਨੁਪਤੀਆਨਾ॥ਨਿਹਚਲਧਨੀਅਚਿੰਤੁਪਛਾ
ਨਾ॥ਅਚਿੰਤੋਉਪਜਿਓਸਗਲਬਿਬੇਕਾ॥ਅਚਿੰਤਚਰੀਹਥਿਹਰਿਹਰਿਟੇਕਾ॥
॥ਅਚਿੰਤਪ੍ਰਭੂਧੁਰਿਲਿਖਿਆਲੇਖੁ॥ਅਚਿੰਤਮਿਲਿਓਪ੍ਰਭੁਠਾਕੁਰੁਏਕੁ॥ਚਿੰ
ਤਅਚਿੰਤਾਸਗਲੀਗਈ॥ਪ੍ਰਭਨਾਨਕਨਾਨਕਨਾਨਕਮਈ॥੮॥੩॥੬॥

ਭੈਰਉਬਾਣੀਭਗਤਾਕੀਕਬੀਰਜੀਉ॥ ਘਰੁ੧ ੴਸਤਿਗੁਰਪ੍ਰਸਾਦਿ॥
ਇਹੁਧਨੁਮੇਰੇਹਰਿਕੋਨਾਉ॥ਗਾਂਠਿਨਬਾਧਉਬੇਚਿਨਖਾਉ॥੧॥ਰਹਾਉ॥ਨਾਉਮੇਰੇ
ਖੇਤੀਨਾਉਮੇਰੇਬਾਰੀ॥ਭਗਤਿਕਰਉਜਨੁਸਰਨਿਤੁਮਾਰੀ॥੧॥ਨਾਉਮੇਰੇਮਾਇਆ
ਨਾਉਮੇਰੇਪੂੰਜੀ॥ਤੁਮਹਿਛੋਡਿਜਾਨਉਨਹੀਦੂਜੀ॥੨॥ਨਾਉਮੇਰੇਬੰਧਿਪਨਾਉਮੇਰੇ
ਭਾਈ॥ਨਾਉਮੇਰੇਸੰਗਿਅੰਤਿਹੋਇਸਖਾਈ॥੩॥ਮਾਇਆਮਹਿਜਿਸੁਰਖੈਉਦਾਸੁ
॥ਕਹਿਕਬੀਰਹਉਤਾਕੋਦਾਸੁ॥੪॥੧॥ ॥ਨਾਂਗੇਆਵਨੁਨਾਂਗੇਜਾਨਾ॥ਕੋਇ
ਨਰਹਿਹੈਰਾਜਾਰਾਨਾ॥੧॥ਰਾਮੁਰਾਜਾਨਉਨਿਧਿਮੇਰੈ॥ਸੰਪੈਹੇਤੁਕਲਤੁਧਨੁਤੇਰੈ॥
੧॥ਰਹਾਉ॥ਆਵਤਸੰਗਨਜਾਤਸੰਗਾਤੀ॥ਕਹਾਭਇਓਦਰਿਬਾਂਧੇਹਾਥੀ॥੨॥
ਲੰਕਾਗਢੁਸੋਨੇਕਾਭਇਆ॥ਮੂਰਖੁਰਾਵਨੁਕਿਆਲੇਗਇਆ॥੩॥ਕਹਿਕਬੀ
ਰਕਿਛੁਗੁਨੁਬੀਚਾਰਿ॥ਚਲੇਜੁਆਰੀਦੁਇਹਥਝਾਰਿ॥੪॥੨॥ ॥ਮੈਲਾ
ਬ੍ਰਹਮਾਮੈਲਾਇੰਦੁ॥ਰਵਿਮੈਲਾਮੈਲਾਹੈਚੰਦੁ॥੧॥ਮੈਲਾਮਲਤਾਇਹੁਸੰਸਾਰੁ॥

ਇਕੁਹਰਿਨਿਰਮਲੁਜਾਕਾਅੰਤੁਨਪਾਰੁ॥੧॥ਰਹਾਉ॥ਮੈਲੇਬ੍ਰਹਮੰਡਾਇਕੈਈਸ॥
ਮੈਲੇਨਿਸਿਬਾਸੁਰਦਿਨਤੀਸ॥੨॥ਮੈਲਾਮੋਤੀਮੈਲਾਹੀਰੁ॥ਮੈਲਾਪਉਨੁਪਾਵ
ਕੁਅਰੁਨੀਰੁ॥੩॥ਮੈਲੇਸਿਵਸੰਕਰਾਮਹੇਸ॥ਮੈਲੇਸਿਧਸਾਧਿਕਅਰੁਭੇਖ॥੪॥ਮੈ
ਲੇਜੋਗੀਜੰਗਮਜਟਾਸਹੇਤਿ॥ਮੈਲੀਕਾਇਆਹੰਸਸਮੇਤਿ॥੫॥ਕਹਿਕਬੀਰਤੇਜ
ਨਪਰਵਾਨ॥ਨਿਰਮਲਤੇਜੋਰਾਮਹਿਜਾਨ॥੬॥੩॥ ਮਨੁਕਰਿਮਕਾਕਿਬ
ਲਾਕਰਿਦੇਹੀ॥ਬੋਲਨਹਾਰੁਪਰਮਗੁਰੁਏਹੀ॥੧॥ਕਹੁਰੇਮੁਲਾਂਬਾਂਗਨਿਵਾਜ॥ਏ
ਕਮਸੀਤਿਦਸੈਦਰਵਾਜ॥੧॥ਰਹਾਉ॥ਮਿਸਿਮਿਲਿਤਾਮਸੁਭਰਮੁਕਦੂਰੀ॥ਭਾਖਿ
ਲੇਪੰਚੈਹੋਇਸਬੂਰੀ॥੨॥ਹਿੰਦੂਤੁਰਕਕਾਸਾਹਿਬੁਏਕ॥ਕਹਕਰੈਮੁਲਾਂਕਹਕਰੈ
ਸੇਖ॥੩॥ਕਹਿਕਬੀਰਹਉਭਇਆਦਿਵਾਨਾ॥ਮੁਸਿਮੁਸਿਮਨੂਆਸਹਜਿਸਮਾ
ਨਾ॥੪॥੪॥ ਗੰਗਾਕੇਸੰਗਿਸਲਿਤਾਬਿਗਰੀ॥ਸੋਸਲਿਤਾਗੰਗਾਹੋਇ
ਨਿਬਰੀ॥੧॥ਬਿਗਰਿਓਕਬੀਰਾਰਾਮਦੁਹਾਈ॥ਸਾਚੁਭਇਓਅਨਕਤਹਿਨਜਾਈ
॥੧॥ਰਹਾਉ॥ਚੰਦਨਕੈਸੰਗਿਤਰਵਰੁਬਿਗਰਿਓ॥ਸੋਤਰਵਰੁਚੰਦਨੁਹੋਇਨਿਬਰਿ
ਓ॥੨॥ਪਾਰਸਕੈਸੰਗਿਤਾਂਬਾਬਿਗਰਿਓ॥ਸੋਤਾਂਬਾਕੰਚਨੁਹੋਇਨਿਬਰਿਓ॥੩॥ਸੰ
ਤਨਸੰਗਿਕਬੀਰਾਬਿਗਰਿਓ॥ਸੋਕਬੀਰੁਰਾਮੈਹੋਇਨਿਬਰਿਓ॥੪॥੫॥
ਮਾਥੈਤਿਲਕੁਹਥਿਮਾਲਾਬਾਨਾਂ॥ਲੋਗਨਰਾਮੁਖਿਲਉਨਾਜਾਨਾਂ॥੧॥ਜਉਹਉਬ
ਉਰਾਤਉਰਾਮਤੋਰਾ॥ਲੋਗੁਮਰਮੁਕਹਜਾਨੈਮੋਰਾ॥੧॥ਰਹਾਉ॥ਤੋਰਉਨਪਾਤੀਪੂ
ਜਉਨਦੇਵਾ॥ਰਾਮਭਗਤਿਬਿਨੁਨਿਹਫਲਸੇਵਾ॥੨॥ਸਤਿਗੁਰੁਪੂਜਉਸਦਾਸਦਾ
ਮਨਾਵਉ॥ਐਸੀਸੇਵਦਰਗਹਸੁਖੁਪਾਵਉ॥੩॥ਲੋਗੁਕਹੈਕਬੀਰੁਬਉਰਾਨਾ॥
ਕਬੀਰਕਾਮਰਮੁਰਾਮਪਹਿਚਾਨਾਂ॥੪॥੬॥ ਉਲਟਿਜਾਤਿਕੁਲਦੋਊਬਿ
ਸਾਰੀ॥ਸੁੰਨਸਹਜਮਹਿਬੁਨਤਹਮਾਰੀ॥੧॥ਹਮਰਾਝਗਰਾਰਹਾਨਕੋਊ॥ਪੰਡਿਤਮੁ
ਲਾਂਛਾਡੇਦੋਊ॥੧॥ਰਹਾਉ॥ਬੁਨਿਬੁਨਿਆਪਆਪੁਪਹਿਰਾਵਉ॥ਜਹਨਹੀਆਪੁ
ਤਹਾਹੋਇਗਾਵਉ॥੨॥ਪੰਡਿਤਮੁਲਾਂਜੋਲਿਖਿਦੀਆ॥ਛਾਡਿਚਲੇਹਮਕਛੂਨ
ਲੀਆ॥੩॥ਰਿਦੈਇਖਲਾਸੁਨਿਰਖਿਲੇਮੀਰਾ॥ਆਪੁਖੋਜਿਖੋਜਿਮਿਲੇਕਬੀਰ

॥੪॥੭॥ ਨਿਰਧਨਆਦਰੁਕੋਈਨਦੇਇ॥ਲਾਖਜਤਨਕਰੈਓਹੁਚਿਤਿ
ਨਧਰੇਇ॥੧॥ਰਹਾਉ॥ਜਉਨਿਰਧਨੁਸਰਧਨਕੈਜਾਇ॥ਆਗੇਬੈਠਾਪੀਠਿਫਿਰ
ਾਇ॥੧॥ਜਉਸਰਧਨੁਨਿਰਧਨਕੈਜਾਇ॥ਦੀਆਆਦਰੁਲੀਆਬੁਲਾਇ॥੨॥
ਨਿਰਧਨੁਸਰਧਨੁਦੋਨਉਭਾਈ॥ਪ੍ਰਭਕੀਕਲਾਨਮੇਟੀਜਾਈ॥੩॥ਕਹਿਕਬੀਰਨਿਰ
ਧਨੁਹੈਸੋਈ॥ਜਾਕੇਹਿਰਦੈਨਾਮੁਨਹੋਈ॥੪॥੮॥
ਗੁਰਸੇਵਾਤੇਭਗਤਿਕਮਾਈ॥ਤਬਇਹਮਾਨਸਦੇਹੀਪਾਈ॥ਇਸਦੇਹੀਕਉਸਿਮ
ਰਹਿਦੇਵ॥ਸੋਦੇਹੀਭਜੁਹਰਿਕੀਸੇਵ॥੧॥ਭਜਹੁਗੋਬਿੰਦਭੂਲਿਮਤਜਾਹੁ॥ਮਾਨ
ਸਜਨਮਕਾਏਹੀਲਾਹੁ॥੧॥ਰਹਾਉ॥ਜਬਲਗੁਜਰਾਰੋਗੁਨਹੀਆਇਆ॥ਜਬ
ਲਗੁਕਾਲਿਗ੍ਰਸੀਨਹੀਕਾਇਆ॥ਜਬਲਗੁਬਿਕਲਭਈਨਹੀਬਾਨੀ॥ਭਜਿ
ਲੇਹਿਰੇਮਨਸਾਰਿਗਪਾਨੀ॥੨॥ਅਬਨਭਜਸਿਭਜਸਿਕਬਭਾਈ॥ਆਵੈਅੰਤੁ
ਨਭਜਿਆਜਾਈ॥ਜੋਕਿਛੁਕਰਹਿਸੋਈਅਬਸਾਰੁ॥ਫਿਰਿਪਛੁਤਾਹੁਨਪਾਵਹੁਪ
ਾਰੁ॥੩॥ਸੋਸੇਵਕੁਜੋਲਾਇਆਸੇਵ॥ਤਿਨਹੀਪਾਏਨਿਰੰਜਨਦੇਵ॥ਗੁਰਮਿਲਿਤ
ਾਕੇਖੁਲ੍ਹੇਕਪਾਟ॥ਬਹੁਰਿਨਆਵੈਜੋਨੀਬਾਟ॥੪॥ਇਹੀਤੇਰਾਅਉਸਰੁਇਹਤੇਰੀ
ਬਾਰ॥ਘਟਭੀਤਰਿਤੂਦੇਖੁਬਿਚਾਰਿ॥ਕਹਤਕਬੀਰੁਜੀਤਿਕੈਹਾਰਿ॥ਬਹੁਬਿਧਿ
ਕਹਿਓਪੁਕਾਰਿਪੁਕਾਰਿ॥੫॥੧॥੯॥ ਸਿਵਕੀਪੁਰੀਬਸੈਬੁਧਿਸਾਰੁ॥ਤ
ਹਤੁਮ੍ਹਮਿਲਿਕੈਕਰਹੁਬਿਚਾਰੁ॥ਈਤਊਤਕੀਸੋਝੀਪਰੈ॥ਕਉਨੁਕਰਮੁਮੇਰਾਕਰਿ
ਕਰਿਮਰੈ॥੧॥ਨਿਜਪਦਊਪਰਿਲਾਗੋਧਿਆਨੁ॥ਰਾਜਾਰਾਮਨਾਮੁਮੋਰਾਬ੍ਰਹਮਗਿ
ਆਨੁ॥੧॥ਰਹਾਉ॥ਮੂਲਦੁਆਰੈਬੰਧਿਆਬੰਧੁ॥ਰਵਿਊਪਰਿਗਹਿਰਾਖਿਆਚੰ
ਦੁ॥ਪਛਮਦੁਆਰੈਸੂਰਜੁਤਪੈ॥ਮੇਰਡੰਡਸਿਰਊਪਰਿਬਸੈ॥੨॥ਪਸਚਮਦੁਆ
ਰੇਕੀਸਿਲਓੜ॥ਤਿਹਸਿਲਊਪਰਿਖਿੜਕੀਅਉਰ॥ਖਿੜਕੀਊਪਰਿਦਸਵਾ
ਦੁਆਰੁ॥ਕਹਿਕਬੀਰਤਾਕਾਅੰਤੁਨਪਾਰੁ॥੩॥੨॥੧੦॥ ਸੋਮੁਲਾਂਜੋਮਨ
ਸਿਉਲਰੈ॥ਗੁਰਉਪਦੇਸਿਕਾਲਸਿਉਜੁਰੈ॥ਕਾਲਪੁਰਖਕਾਮਰਦੈਮਾਨੁ॥ਤਿਸੁ
ਮੁਲਾਕਉਸਦਾਸਲਾਮੁ॥੧॥ਹੈਹਜੂਰਿਕਤਦੂਰਿਬਤਾਵਹੁ॥ਦੁੰਦਰਬਾਧਹੁਸੁੰਦ

ਰ ਪਾਵਉ ॥੧॥ ਰਹਾਉ ॥ ਕਾਜੀ ਸੋ ਜੁ ਕਾਇਆ ਬੀਚਾਰੈ ॥ ਕਾਇਆ ਕੀ ਅਗਨਿ ਬ੍ਰਹਮੁ
ਪਰਜਾਰੈ ॥ ਸੁਪਨੈ ਬਿੰਦੁ ਨ ਦੇਈ ਝਰਨਾ ॥ ਤਿਸੁ ਕਾਜੀ ਕਉ ਜਰਾ ਨ ਮਰਨਾ ॥੨॥ ਸੋ ਸੁਰ
ਤਾਨੁ ਜੁ ਦੁਇ ਸਰ ਤਾਨੈ ॥ ਬਾਹਰਿ ਜਾਤਾ ਭੀਤਰਿ ਆਨੈ ॥ ਗਗਨ ਮੰਡਲ ਮਹਿ ਲਸਕਰੁ
ਕਰੈ ॥ ਸੋ ਸੁਰਤਾਨੁ ਛਤ੍ਰੁ ਸਿਰਿ ਧਰੈ ॥੩॥ ਜੋਗੀ ਗੋਰਖੁ ਗੋਰਖੁ ਕਰੈ ॥ ਹਿੰਦੂ ਰਾਮ ਨਾਮੁ ਉ
ਚਰੈ ॥ ਮੁਸਲਮਾਨ ਕਾ ਏਕੁ ਖੁਦਾਇ ॥ ਕਬੀਰ ਕਾ ਸੁਆਮੀ ਰਹਿਆ ਸਮਾਇ ॥੪॥੩॥
੧੧॥ ਮਹਲਾ ੫ ॥ ਜੋ ਪਾਥਰ ਕਉ ਕਹਤੇ ਦੇਵ ॥ ਤਾ ਕੀ ਬਿਰਥਾ ਹੋਵੈ ਸੇ
ਵ ॥ ਜੋ ਪਾਥਰ ਕੀ ਪਾਂਈ ਪਾਇ ॥ ਤਿਸ ਕੀ ਘਾਲ ਅਜਾਂਈ ਜਾਇ ॥੧॥ ਠਾਕੁਰੁ ਹਮਰਾ
ਸਦ ਬੋਲੰਤਾ ॥ ਸਰਬ ਜੀਆ ਕਉ ਪ੍ਰਭੁ ਦਾਨੁ ਦੇਤਾ ॥੧॥ ਰਹਾਉ ॥ ਅੰਤਰਿ ਦੇਉ ਨ ਜਾ
ਨੈ ਅੰਧੁ ॥ ਭ੍ਰਮ ਕਾ ਮੋਹਿਆ ਪਾਵੈ ਫੰਧੁ ॥ ਨ ਪਾਥਰੁ ਬੋਲੈ ਨਾ ਕਿਛੁ ਦੇਇ ॥ ਫੋਕਟ ਕਰਮ
ਨਿਹਫਲ ਹੈ ਸੇਵ ॥੨॥ ਜੇ ਮਿਰਤਕ ਕਉ ਚੰਦਨੁ ਚੜਾਵੈ ॥ ਉਸ ਤੇ ਕਹਹੁ ਕਵਨ ਫ
ਲ ਪਾਵੈ ॥ ਜੇ ਮਿਰਤਕ ਕਉ ਬਿਸਟਾ ਮਾਹਿ ਰੁਲਾਈ ॥ ਤਾਂ ਮਿਰਤਕ ਕਾ ਕਿਆ ਘਟਿ
ਜਾਈ ॥੩॥ ਕਹਤ ਕਬੀਰ ਹਉ ਕਹਉ ਪੁਕਾਰਿ ॥ ਸਮਝਿ ਦੇਖੁ ਸਾਕਤ ਗਾਵਾਰ ॥ ਦੂਜੈ
ਭਾਇ ਬਹੁਤੁ ਘਰ ਗਾਲੇ ॥ ਰਾਮ ਭਗਤ ਹੈ ਸਦਾ ਸੁਖਾਲੇ ॥੪॥੪॥੧੨॥
ਜਲ ਮਹਿ ਮੀਨ ਮਾਇਆ ਕੇ ਬੇਧੇ ॥ ਦੀਪਕ ਪਤੰਗ ਮਾਇਆ ਕੇ ਛੇਦੇ ॥ ਕਾਮ ਮਾਇ
ਆ ਕੁੰਚਰ ਕਉ ਬਿਆਪੈ ॥ ਭੁਇਅੰਗਮ ਭ੍ਰਿੰਗ ਮਾਇਆ ਮਹਿ ਖਾਪੇ ॥੧॥ ਮਾਇਆ
ਐਸੀ ਮੋਹਨੀ ਭਾਈ ॥ ਜੇਤੇ ਜੀਅ ਤੇਤੇ ਡਹਕਾਈ ॥੧॥ ਰਹਾਉ ॥ ਪੰਖੀ ਮ੍ਰਿਗ ਮਾਇ
ਆ ਮਹਿ ਰਾਤੇ ॥ ਸਾਕਰ ਮਾਖੀ ਅਧਿਕ ਸੰਤਾਪੇ ॥ ਤੁਰੇ ਉਸਟ ਮਾਇਆ ਮਹਿ ਭੇਲਾ ॥
ਸਿਧ ਚਉਰਾਸੀਹ ਮਾਇਆ ਮਹਿ ਖੇਲਾ ॥੨॥ ਛਿਅ ਜਤੀ ਮਾਇਆ ਕੇ ਬੰਦਾ ॥ ਨ
ਵੈ ਨਾਥ ਸੂਰਜ ਅਰੁ ਚੰਦਾ ॥ ਤਪੇ ਰਖੀਸਰ ਮਾਇਆ ਮਹਿ ਸੂਤਾ ॥ ਮਾਇਆ ਮਹਿ ਕਾਲੁ
ਅਰੁ ਪੰਚ ਦੂਤਾ ॥੩॥ ਸੁਆਨ ਸਿਆਲ ਮਾਇਆ ਮਹਿ ਰਾਤਾ ॥ ਬੰਤਰ ਚੀਤੇ ਅਰੁ ਸਿੰ
ਘਾਤਾ ॥ ਮਾਂਜਾਰ ਗਾਡਰ ਅਰੁ ਲੂਬਰਾ ॥ ਬਿਰਖ ਮੂਲ ਮਾਇਆ ਮਹਿ ਪਰਾ ॥੪॥ ਮਾ
ਇਆ ਅੰਤਰਿ ਭੀਨੇ ਦੇਵ ॥ ਸਾਗਰ ਇੰਦ੍ਰਾ ਅਰੁ ਧਰਤੇਵ ॥ ਕਹਿ ਕਬੀਰ ਜਿਸੁ ਉਦਰੁ
ਤਿਸੁ ਮਾਇਆ ॥ ਤਬ ਛੂਟੇ ਜਬ ਸਾਧੂ ਪਾਇਆ ॥੫॥੫॥੧੩॥

ਜਬ ਲਗੁ ਮੇਰੀ ਮੇਰੀ ਕਰੈ ॥ ਤਬ ਲਗੁ ਕਾਜੁ ਏਕੁ ਨਹੀ ਸਰੈ ॥ ਜਬ ਮੇਰੀ ਮੇਰੀ ਮਿਟਿ ਜਾ ੫੯੮
ਇ ॥ ਤਬ ਪ੍ਰਭ ਕਾਜੁ ਸਵਾਰਹਿ ਆਇ ॥੧॥ ਐਸਾ ਗਿਆਨੁ ਬਿਚਾਰੁ ਮਨਾ ॥ ਹਰਿ
ਕੀ ਨ ਸਿਮਰਹੁ ਦੁਖ ਭੰਜਨਾ ॥੧॥ ਰਹਾਉ ॥ ਜਬ ਲਗੁ ਸਿੰਘੁ ਰਹੈ ਬਨ ਮਾਹਿ ॥ ਤਬ
ਲਗੁ ਬਨੁ ਫੂਲੈ ਹੀ ਨਾਹਿ ॥ ਜਬ ਹੀ ਸਿਆਰੁ ਸਿੰਘ ਕਉ ਖਾਇ ॥ ਫੂਲਿ ਰਹੀ ਸਗ
ਲੀ ਬਨਰਾਇ ॥੨॥ ਜੀਤੋ ਬੂਡੈ ਹਾਰੋ ਤਿਰੈ ॥ ਗੁਰ ਪਰਸਾਦੀ ਪਾਰਿ ਉਤਰੈ ॥ ਦਾਸੁ ਕਬੀ
ਰੁ ਕਹੈ ਸਮਝਾਇ ॥ ਕੇਵਲ ਰਾਮ ਰਹਹੁ ਲਿਵ ਲਾਇ ॥੩॥੬॥੧੪॥
ਸਤਰਿ ਸੈਇ ਸਲਾਰ ਹੈ ਜਾ ਕੇ ॥ ਸਵਾ ਲਾਖੁ ਪੈਕਾਬਰ ਤਾ ਕੇ ॥ ਸੇਖ ਜੁ ਕਹੀਅਹਿ ਕੋ
ਟਿ ਅਠਾਸੀ ॥ ਛਪਨ ਕੋਟਿ ਜਾ ਕੇ ਖੇਲ ਖਾਸੀ ॥੧॥ ਮੋ ਗਰੀਬ ਕੀ ਕੋ ਗੁਜਰਾਵੈ ॥ ਮਜ
ਲਸਿ ਦੂਰਿ ਮਹਲੁ ਕੋ ਪਾਵੈ ॥੧॥ ਰਹਾਉ ॥ ਤੇਤੀਸ ਕਰੋੜੀ ਹੈ ਖੇਲ ਖਾਨਾ ॥ ਚਉਰਾ
ਸੀਹ ਲਖ ਫਿਰੈ ਦਿਵਾਨਾਂ ॥ ਬਾਬਾ ਆਦਮ ਕਉ ਕਿਛੁ ਨਦਰਿ ਦਿਖਾਈ ॥ ਉਨਿ ਭੀ
ਭਿਸਤਿ ਘਨੇਰੀ ਪਾਈ ॥੨॥ ਦਿਲ ਖਲਹਲੁ ਜਾ ਕੈ ਜਰਦ ਰੂ ਬਾਨੀ ॥ ਛੋਡਿ ਕਤੇ
ਬ ਕਰੈ ਸੈਤਾਨੀ ॥ ਦੁਨੀਆ ਦੋਸੁ ਰੋਸੁ ਹੈ ਲੋਈ ॥ ਅਪਨਾ ਕੀਆ ਪਾਵੈ ਸੋਈ ॥੩॥ ਤੁਮ ਪ੍ਰਭੁ
ਦਾਤੇ ਹਮ ਸਦਾ ਭਿਖਾਰੀ ॥ ਦੇਉ ਜਬਾਬੁ ਹੋਇ ਬਜਗਾਰੀ ॥ ਦਾਸੁ ਕਬੀਰੁ ਤੇਰੀ ਪ
ਨਹ ਸਮਾਨਾਂ ॥ ਭਿਸਤੁ ਨਜੀਕਿ ਰਾਖੁ ਰਹਮਾਨਾ ॥੪॥੭॥੧੫॥ ਸਭੁ ਕੋਈ
ਚਲਨ ਕਹਤ ਹੈ ਊਹਾਂ ॥ ਨਾ ਜਾਨਉ ਬੈਕੁੰਠੁ ਹੈ ਕਹਾਂ ॥੧॥ ਰਹਾਉ ॥ ਆਪ ਆਪ ਕਾ ਮ
ਰਮੁ ਨ ਜਾਨਾਂ ॥ ਬਾਤਨ ਹੀ ਬੈਕੁੰਠੁ ਬਖਾਨਾਂ ॥੧॥ ਜਬ ਲਗੁ ਮਨ ਬੈਕੁੰਠ ਕੀ ਆਸ ॥
ਤਬ ਲਗੁ ਨਾਹੀ ਚਰਨ ਨਿਵਾਸ ॥੨॥ ਖਾਈ ਕੋਟੁ ਨ ਪਰਲ ਪਗਾਰਾ ॥ ਨਾ ਜਾਨਉ ਬੈ
ਕੁੰਠ ਦੁਆਰਾ ॥੩॥ ਕਹਿ ਕਮੀਰ ਅਬ ਕਹੀਐ ਕਾਹਿ ॥ ਸਾਧਸੰਗਤਿ ਬੈਕੁੰਠੈ ਆ
ਹਿ ॥੪॥੮॥੧੬॥ ਕਿਉ ਲੀਜੈ ਗਢੁ ਬੰਕਾ ਭਾਈ ॥ ਦੋਵਰ ਕੋਟ ਅਰੁ
ਤੇਵਰ ਖਾਈ ॥੧॥ ਰਹਾਉ ॥ ਪਾਂਚ ਪਚੀਸ ਮੋਹ ਮਦ ਮਤਸਰ ਆਡੀ ਪਰਬਲ ਮਾ
ਇਆ ॥ ਜਨ ਗਰੀਬ ਕੋ ਜੋਰੁ ਨ ਪਹੁਚੈ ਕਹਾ ਕਰਉ ਰਘੁਰਾਇਆ ॥੧॥ ਕਾਮੁ ਕਿਵਾ
ਰੀ ਦੁਖੁ ਸੁਖੁ ਦਰਵਾਨੀ ਪਾਪੁ ਪੁੰਨੁ ਦਰਵਾਜਾ ॥ ਕ੍ਰੋਧੁ ਪ੍ਰਧਾਨੁ ਮਹਾ ਬਡ ਦੁੰਦਰ ਤਹ ਮ
ਨੁ ਮਾਵਾਸੀ ਰਾਜਾ ॥੨॥ ਸ੍ਵਾਦ ਸਨਾਹ ਟੋਪੁ ਮਮਤਾ ਕੋ ਕੁਬੁਧਿ ਕਮਾਨ ਚਢਾਈ ॥

ਤਿਸਨਾਤੀਰਰਹੈਘਟਭੀਤਰਿਇਉਗੜੁਲੀਓਨਜਾਈ॥੩॥ਪ੍ਰੇਮਪਲੀਤਾਸੁਰਤਿ
ਹਵਾਈਗੋਲਾਗਿਆਨੁਚਲਾਇਆ॥ਬ੍ਰਹਮਅਗਨਿਸਹਜੇਪਰਜਾਲੀਏਕਹਿਚੋ
ਟਸਿਝਾਇਆ॥੪॥ਸਤੁਸੰਤੋਖੁਲੈਲਰਨੇਲਾਗਾਤੋਰੇਦੁਇਦਰਵਾਜਾ॥ਸਾਧਸੰ
ਗਤਿਅਰੁਗੁਰਕੀਕ੍ਰਿਪਾਤੇਪਕਰਿਓਗੜਕੋਰਾਜਾ॥੫॥ਭਗਵਤਭੀਰਿਸਕਤਿਸਿ
ਮਰਨਕੀਕਟੀਕਾਲਭੈਫਾਸੀ॥ਦਾਸੁਕਮੀਰੁਚੜਿਓਗੜ੍ਹਊਪਰਿਰਾਜੁਲੀਓਅਬਿ
ਨਾਸੀ॥੬॥੯॥੧੭॥ ਗੰਗਗੁਸਾਇਨਿਗਹਿਰਗੰਭੀਰ॥ਜੰਜੀਰਬਾਂਧਿਕਰਿ
ਖਰੇਕਬੀਰ॥੧॥ਮਨੁਨਡਿਗੈਤਨੁਕਾਹੇਕਉਡਰਾਇ॥ਚਰਨਕਮਲਚਿਤੁਰਹਿਓਸ
ਮਾਇ॥੧॥ਰਹਾਉ॥ਗੰਗਾਕੀਲਹਰਿਮੇਰੀਟੁਟੀਜੰਜੀਰ॥ਮ੍ਰਿਗਛਾਲਾਪਰਬੈਠੇ
ਕਬੀਰ॥੨॥ਕਹਿਕੰਬੀਰਕੋਊਸੰਗਨਸਾਥ॥ਜਲਥਲਰਾਖਨਹੈਰਘੁਨਾਥ॥੩॥
੧੦॥੧੮॥

ਭੈਰਉਕਬੀਰਜੀਉਅਸਟਪਦੀਘਰੁ੨ ੴਸਤਿਗੁਰਪ੍ਰਸਾਦਿ॥

ਅਗਮਦ੍ਰੁਗਮਗੜਿਰਚਿਓਬਾਸ॥ਜਾਮਹਿਜੋਤਿਕਰੇਪਰਗਾਸ॥ਬਿਜੁਲੀਚਮ
ਕੈਹੋਇਅਨੰਦੁ॥ਜਿਹਪਉੜ੍ਹੇਪ੍ਰਭਬਾਲਗੋਬਿੰਦ॥੧॥ਇਹੁਜੀਉਰਾਮਨਾਮਲਿ
ਵਲਾਗੈ॥ਜਰਾਮਰਨੁਛੂਟੈਭ੍ਰਮੁਭਾਗੈ॥੧॥ਰਹਾਉ॥ਅਬਰਨਬਰਨਸਿਉਮਨਹੀਪ੍ਰੀ
ਤਿ॥ਹਉਮੈਗਾਵਨਿਗਾਵਹਿਗੀਤ॥ਅਨਹਦਸਬਦਹੋਤਝੁਨਕਾਰ॥ਜਿਹਪਉੜ੍ਹੇ
ਪ੍ਰਭਸ੍ਰੀਗੋਪਾਲ॥੨॥ਖੰਡਲਮੰਡਲਮੰਡਲਮੰਡਾ॥ਤ੍ਰਿਅਸਥਾਨਤੀਨਿਤ੍ਰਿ
ਖੰਡਾ॥ਅਗਮਅਗੋਚਰੁਰਹਿਆਅਭਅੰਤ॥ਪਾਰੁਨਪਾਵੈਕੋਧਰਨੀਧਰਮੰਤ॥੩॥
ਕਦਲੀਪੁਹਪਧੂਪਪਰਗਾਸ॥ਰਜਪੰਕਜਮਹਿਲੀਓਨਿਵਾਸ॥ਦੁਆਦਸ
ਦਲਅਭਅੰਤਰਿਮੰਤ॥ਜਹਪਉੜੇਸ੍ਰੀਕਮਲਾਕੰਤ॥੪॥ਅਰਧਉਰਧਮੁਖਿ
ਲਾਗੋਕਾਸੁ॥ਸੁੰਨਮੰਡਲਮਹਿਕਰਿਪਰਗਾਸੁ॥ਊਹਾਂਸੂਰਜਨਾਹੀਚੰਦ॥ਆਦਿਨਿ
ਰੰਜਨੁਕਰੈਅਨੰਦ॥੫॥ਸੋਬ੍ਰਹਮੰਡਿਪਿੰਡਿਸੋਜਾਨੁ॥ਮਾਨਸਰੋਵਰਿਕਰਿਇਸਨਾ
ਨੁ॥ਸੋਹੰਸੋਜਾਕਉਹੈਜਾਪ॥ਜਾਕਉਲਿਪਤਨਹੋਇਪੁੰਨਅਰੁਪਾਪ॥੬॥ਅਬ
ਰਨਬਰਨਘਾਮਨਹੀਛਾਮ॥ਅਵਰਨਪਾਈਐਗੁਰਕੀਸਾਮ॥ਟਾਰੀਨਟਰੈਆਵੈਨ

ਜਾਇ॥ਸੁੰਨਸਹਜਿਮਹਿਰਹਿਉਸਮਾਇ॥੭॥ਮਨਮਧੇਜਾਨੈਜੇਕੋਇ॥ਜੋਬੋਲੈ
ਸੋਆਪੈਹੋਇ॥ਜੋਤਿਮੰਤ੍ਰਿਮਨਿਅਸਥਿਰੁਕਰੈ॥ਕਹਿਕਬੀਰਸੋਪ੍ਰਾਨੀਤਰੈ॥੮॥
੧॥ ਕੋਟਿਸੂਰਜਾਕੈਪਰਗਾਸ॥ਕੋਟਿਮਹਾਦੇਵਅਰੁਕਬਿਲਾਸ॥ਦੁਰਗ
ਕੋਟਿਜਾਕੈਮਰਦਨੁਕਰੈ॥ਬ੍ਰਹਮਾਕੋਟਿਬੇਦਉਚਰੈ॥੧॥ਜਉਜਾਚਉਤਉਕੇਵਲ
ਰਾਮ॥ਆਨਦੇਵਸਿਉਨਾਹੀਕਾਮ॥੧॥ਰਹਾਉ॥ਕੋਟਿਚੰਦ੍ਰਮੇਕਰਹਿਚਰਾਕ॥
ਸੁਰਤੇਤੀਸਉਜੇਵਹਿਪਾਕ॥ਨਵਗ੍ਰਿਹਕੋਟਿਠਾਢੇਦਰਬਾਰ॥ਧਰਮਕੋਟਿਜਾਕੈ
ਪ੍ਰਤਿਹਾਰ॥੨॥ਪਵਨਕੋਟਿਚਉਬਾਰੇਫਿਰਹਿ॥ਬਾਸਕਕੋਟਿਸੇਜਬਿਸਥਰਹਿ
॥ਸਮੁੰਦਕੋਟਿਜਾਕੇਪਾਨੀਹਾਰ॥ਰੋਮਾਵਲਿਕੋਟਿਅਠਾਰਹਭਾਰ॥੩॥ਕੋਟਿਕਮੇ
ਰਭਰਹਿਭੰਡਾਰ॥ਕੋਟਿਕਲਖਿਮੀਕਰੈਸੀਗਾਰ॥ਕੋਟਿਕਪਾਪਪੁੰਨਬਹੁਹਿਰਹਿ॥
ਇੰਦ੍ਰਕੋਟਿਜਾਕੇਸੇਵਾਕਰਹਿ॥੪॥ਛਪਨਕੋਟਿਜਾਕੈਪ੍ਰਤਿਹਾਰ॥ਨਗਰੀਨਗਰੀ
ਖਿਅਤਅਪਾਰ॥ਲਟਛੂਟੀਵਰਤੈਬਿਕਰਾਲ॥ਕੋਟਿਕਲਾਖੇਲੈਗੋਪਾਲ॥
੫॥ਕੋਟਿਜਗਜਾਕੈਦਰਬਾਰ॥ਗੰਧ੍ਰਬਕੋਟਿਕਰਹਿਜੈਕਾਰ॥ਬਿਦਿਆਕੋਟਿ
ਸਭੈਗੁਨਕਹੈ॥ਤਊਪਾਰਬ੍ਰਹਮਕਾਅੰਤੁਨਲਹੈ॥੬॥ਬਾਵਨਕੋਟਿਜਾਕੈਰੋਮਾ
ਵਲੀ॥ਰਾਵਨਸੈਨਾਜਹਤੇਛਲੀ॥ਸਹਸਕੋਟਿਬਹੁਕਹਤਪੁਰਾਨ॥ਦੁਰਜੋਧਨ
ਕਾਮਥਿਆਮਾਨੁ॥੭॥ਕੰਦ੍ਰਪਕੋਟਿਜਾਕੈਲਵੈਨਧਰਹਿ॥ਅੰਤਰਅੰਤਰਿਮਨਸਾ
ਹਰਹਿ॥ਕਹਿਕਬੀਰਸੁਨਿਸਾਰਿਗਪਾਨ॥ਦੇਹਿਅਭੈਪਦੁਮਾਗਉਦਾਨੁ॥੮॥੨॥
੧੮॥੨੦॥

ਭੈਰਉਬਾਣੀਨਾਮਦੇਉਜੀਉਕੀਘਰੁ੧ ੴਸਤਿਗੁਰਪ੍ਰਸਾਦਿ॥

ਰੇਜਿਹਬਾਕਰਉਸਤਖੰਡ॥ਜਾਮਿਨਉਚਰਸਿਸ੍ਰੀਗੋਬਿੰਦ॥੧॥ਰੰਗੀਲੇਜਿਹਬ
ਹਰਿਕੈਨਾਇ॥ਸੁਰੰਗਰੰਗੀਲੇਹਰਿਹਰਿਧਿਆਇ॥੧॥ਰਹਾਉ॥ਮਿਥਿਆਜਿਹ
ਬਾਅਵਰੇਂਕਾਮ॥ਨਿਰਬਾਣਪਦੁਇਕੁਹਰਿਕੋਨਾਮੁ॥੨॥ਅਸੰਖਕੋਟਿਅਨਪੂਜ
ਕਰੀ॥ਏਕਨਪੂਜਸਿਨਾਮੈਹਰੀ॥੩॥ਪ੍ਰਣਵੈਨਾਮਦੇਉਇਹੁਕਰਣਾ॥ਅਨੰਤਰੂ
ਪਤੇਰੇਨਾਰਾਇਣਾ॥੪॥੧॥ ਪਰਧਨਪਰਦਾਰਾਪਰਹਰੀ॥ਤਾਕੈਨਿਕਟਿਬ

ਸੈਨਰਹਰੀ॥੧॥ਜੋਨਭਜੰਤੇਨਾਰਾਇਣਾ॥ਤਿਨਕਾਮੈਨਕਰਉਦਰਸਨਾ॥੧॥ਰਹਾਉ॥
ਜਿਨਕੈਭੀਤਰਿਹੈਅੰਤਰਾ॥ਜੈਸੇਪਸੁਤੈਸੇਓਇਨਰਾ॥੨॥ਪ੍ਰਣਵਤਿਨਾਮਦੇਉਨਾਕਹਿ
ਬਿਨਾ॥ਨਾਸੋਹੈਬਤੀਸਲਖਨਾ॥੩॥੨॥ ਦੂਧੁਕਟੋਰੈਗਡਵੈਪਾਨੀ॥ਕਪਲ
ਗਾਇਨਾਮੈਦੁਹਿਆਨੀ॥੧॥ਦੂਧੁਪੀਉਗੋਬਿੰਦੇਰਾਇ॥ਦੂਧੁਪੀਉਮੇਰੋਮਨੁਪਤੀਆ
ਇ॥ਨਾਹੀਤਘਰਕੋਬਾਪੁਰਿਸਾਇ॥੧॥ਰਹਾਉ॥ਸੋੁਇਨਕਟੋਰੀਅੰਮ੍ਰਿਤਭਰੀ॥ਲੈ
ਨਾਮੈਹਰਿਆਗੈਧਰੀ॥੨॥ਏਕੁਭਗਤੁਮੇਰੇਹਿਰਦੈਬਸੈ॥ਨਾਮੇਦੇਖਿਨਰਾਇਣੁਹਸੈ॥
੩॥ਦੂਧੁਪੀਆਇਭਗਤੁਘਰਿਗਇਆ॥ਨਾਮੇਹਰਿਕਾਦਰਸਨੁਭਇਆ॥੪॥
੩॥ਮੈਬਉਰੀਮੇਰਾਰਾਮੁਭਤਾਰੁ॥ਰਚਿਰਚਿਤਾਕਉਕਰਉਸਿੰਗਾਰੁ॥੧॥ਭਲੇਨਿੰਦਉ
ਭਲੇਨਿੰਦਉਭਲੇਨਿੰਦਉਲੋਗੁ॥ਤਨੁਮਨੁਰਾਮਪਿਆਰੇਜੋਗੁ॥੧॥ਰਹਾਉ॥ਬਾਦੁ
ਬਿਬਾਦੁਕਾਹੂਸਿਉਨਕੀਜੈ॥ਰਸਨਾਰਾਮਰਸਾਇਨੁਪੀਜੈ॥੨॥ਅਬਜੀਅਜਾਨਿ
ਐਸੀਬਨਿਆਈ॥ਮਿਲਉਗੁਪਾਲਨੀਸਾਨੁਬਜਾਈ॥੩॥ਉਸਤਤਿਨਿੰਦਾਕਰੈਨਰੁ
ਕੋਈ॥ਨਾਮੇਸ੍ਰੀਰੰਗੁਭੇਟਲਸੋਈ॥੪॥੪॥ ਕਬਹੂਖੀਰਿਖਾਡਘੀਉਨਭ
ਵੈ॥ਕਬਹੂਘਰਿਘਰਿਟੂਕਮਗਾਵੈ॥ਕਬਹੂਕੂਰਨੁਚਨੇਬਿਨਾਵੈ॥੧॥ਜਿਉਰਾਮੁਰ
ਖੈਤਿਉਰਹੀਐਰੇਭਾਈ॥ਹਰਿਕੀਮਹਿਮਾਕਿਛੁਕਥਨੁਨਜਾਈ॥੧॥ਰਹਾਉ॥ਕਬਹੂ
ਤੁਰੇਤੁਰੰਗਨਚਾਵੈ॥ਕਬਹੂਪਾਇਪਨਹੀਓਨਪਾਵੈ॥੨॥ਕਬਹੂਖਾਟਸੁਪੇਦੀਸੁਵਾਵੈ
॥ਕਬਹੂਭੂਮਿਪੈਆਰੁਨਪਾਵੈ॥੩॥ਭਨਤਿਨਾਮਦੇਉਇਕੁਨਾਮੁਨਿਸਤਾਰੈ॥ਜਿਹੁ
ਗੁਰੁਮਿਲੈਤਿਹੁਪਾਰਿਉਤਾਰੈ॥੪॥੫॥ ਹਸਤਖੇਲਤਤੇਰੇਦੇਹੁਰੇਆਇਆ॥
ਭਗਤਿਕਰਤਨਾਮਾਪਕਰਿਉਠਾਇਆ॥੧॥ਹੀਨੜੀਜਾਤਿਮੇਰੀਜਾਦਮਰਾਇਆ॥
ਛੀਪੇਕੇਜਨਮਿਕਾਹੇਕਉਆਇਆ॥੧॥ਰਹਾਉ॥ਲੈਕਮਲੀਚਲਿਓਪਲਟਾਇ॥
ਦੇਹੁਰੈਪਾਛੈਬੈਠਾਜਾਇ॥੨॥ਜਿਉਜਿਉਨਾਮਾਹਰਿਗੁਣਉਚਰੈ॥ਭਗਤਜਨਾਂਕਉ
ਦੇਹੁਰਾਫਿਰੈ॥੩॥੬॥

ਭੈਰਉਨਾਮਦੇਉਜੀ॥ ਘਰੁ੨ ੧ੴਸਤਿਗੁਰਪ੍ਰਸਾਦਿ॥

ਜੈਸੀਭੂਖੇਪ੍ਰੀਤਿਅਨਾਜ॥ਤ੍ਰਿਖਾਵੰਤਜਲਸੇਤੀਕਾਜ॥ਜੈਸੀਮੂੜਕੁਟੰਬਪਰਾਇਣ

॥ਐਸੀਨਾਮੇਪ੍ਰੀਤਿਨਰਾਇਣ॥੧॥ਨਾਮੇਪ੍ਰੀਤਿਨਰਾਇਣਲਾਗੀ॥ਸਹਜਸੁਭਾਇ
ਭਇਓਬੈਰਾਗੀ॥੧॥ਰਹਾਉ॥ਜੈਸੀਪਰਪੁਰਖਾਰਤਨਾਰੀ॥ਲੋਭੀਨਰੁਧਨਕਾਹਿ
ਤਕਾਰੀ॥ਕਾਮੀਪੁਰਖਕਾਮਨੀਪਿਆਰੀ॥ਐਸੀਨਾਮੇਪ੍ਰੀਤਿਮੁਰਾਰੀ॥੨॥ਸਾਈਪ੍ਰੀਤਿ
ਜਿਆਪਿਲਾਏ॥ਗੁਰਪਰਸਾਦੀਦੁਬਿਧਾਜਾਏ॥ਕਬਹੁਨਤੂਟਸਿਰਹਿਆਸਮਾ
ਇ॥ਨਾਮੇਚਿਤੁਲਾਇਆਸਚਿਨਾਇ॥੩॥ਜੈਸੀਪ੍ਰੀਤਿਬਾਰਿਕਅਰੁਮਾਤਾ॥ਐ
ਸਾਹਰਿਸੇਤੀਮਨੁਰਾਤਾ॥ਪ੍ਰਣਵੈਨਾਮਦੇਉਲਾਗੀਪ੍ਰੀਤਿ॥ਗੋਬਿਦੁਬਸੈਹਮਾਰੈਚੀ
ਤਿ॥੪॥੧॥੭॥ ॥ਘਰਕੀਨਾਰਿਤਿਆਗੈਅੰਧਾ॥ਪਰਨਾਰੀਸਿਉਘਾ
ਲੈਧੰਧਾ॥ਜੈਸੇਸਿੰਬਲੁਦੇਖਿਸੂਆਬਿਗਸਾਨਾ॥ਅੰਤਕੀਬਾਰਮੂਆਲਪਟਾਨਾ
॥੧॥ਪਾਪੀਕਾਘਰੁਅਗਨੇਮਾਹਿ॥ਜਲਤਰਹੈਮਿਟਵੈਕਬਨਾਹਿ॥੧॥ਰਹਾਉ॥ਹ
ਰਿਕੀਭਗਤਿਨਦੇਖੈਜਾਇ॥ਮਾਰਗੁਛੋਡਿਅਮਾਰਗਿਪਾਇ॥ਮੂਲਹੁਭੂਲਾਆ
ਵੈਜਾਇ॥ਅੰਮ੍ਰਿਤੁਡਾਰਿਲਾਦਿਬਿਖੁਖਾਇ॥੨॥ਜਿਉਬੇਸ੍ਵਾਕੇਪਰੈਅਖਾਰਾ॥
ਕਾਪਰੁਪਹਿਰਿਕਰਹਿਸੀਗਾਰਾ॥ਪੂਰੇਤਾਲਨਿਹਾਲੇਸਾਸ॥ਵਾਕੇਗਲੇਜਮਕਾਹੈ
ਫਾਸ॥੩॥ਜਾਕੇਮਸਤਕਿਲਿਖਿਓਕਰਮਾ॥ਸੋਭਜਿਪਰਿਹੈਗੁਰਕੀਸਰਨਾ॥ਕ
ਹਤਨਾਮਦੇਉਇਹੁਬੀਚਾਰੁ॥ਇਨਬਿਧਿਸੰਤਹੁਉਤਰਹੁਪਾਰਿ॥੪॥੨॥੮॥
ਸੰਡਾਮਰਕਾਜਾਇਪੁਕਾਰੇ॥ਪੜੈਨਹੀਹਮਹੀਪਚਿਹਾਰੇ॥ਰਾਮੁਕਹੈਕਰਤਾਲਬਜਾ
ਵੈਚਟੀਆਸਭੈਬਿਗਾਰੇ॥੧॥ਰਾਮਨਾਮਾਜਪਿਬੋਕਰੈ॥ਹਿਰਦੈਹਰਿਜੀਕੋਸਿਮਰ
ਨੁਧਰੈ॥੧॥ਰਹਾਉ॥ਬਸੁਧਾਬਸਿਕੀਨੀਸਭਰਾਜੇਬਿਨਤੀਕਰੈਪਟਰਾਨੀ॥ਪੂਤੁ
ਪ੍ਰਹਲਾਦੁਕਹਿਆਨਹੀਮਾਨੈਤਿਨਿਤਉਅਉਰੈਠਾਨੀ॥੨॥ਦੁਸਟਸਭਾਮਿਲਿ
ਮੰਤਰਉਪਾਇਆਕਰਸਹਅਉਧਘਨੇਰੀ॥ਗਿਰਿਤਰਜਲਜੁਆਲਾਭੈਰਾਖਿ
ਓਰਾਜਾਰਾਮਿਮਾਇਆਫੇਰੀ॥੩॥ਕਾਢਿਖੜਗੁਕਾਲੁਭੈਕੋਪਿਓਮੋਹਿਬ
ਤਾਉਜੁਤੁਹਿਰਾਖੈ॥ਪੀਤਪੀਤਾਂਬਰਤ੍ਰਿਭਵਣਧਣੀਥੰਭਮਾਹਿਹਰਿਭਾਖੈ॥੪॥
ਹਰਨਾਖਸੁਜਿਨਿਨਖਹਬਿਦਾਰਿਓਸੁਰਿਨਰਕੀਏਸਨਾਥਾ॥ਕਹਿਨਾਮਦੇਉਹਮ
ਨਰਹਰਿਧਿਆਵਹਿਰਾਮੁਅਭੈਪਦਦਾਤਾ॥੫॥੩॥੯॥

ਸੁਲਤਾਨੁਪੂਛੈਸੁਨੁਬੇਨਾਮਾ॥ਦੇਖਉਰਾਮਤੁਮਾਰੇਕਾਮਾ॥੧॥ਨਾਮਾਸੁਲਤਾਨੇਬਾਧਿਲਾ
॥ਦੇਖਉਤੇਰਾਹਰਿਬੀਠੁਲਾ॥੧॥ਰਹਾਉ॥ਬਿਸਮਿਲਿਗਊਦੇਹੁਜੀਵਾਇ॥ਨਾਤਰੁਗਰਦਨਿ
ਮਾਰਉਠਾਂਇ॥੨॥ਬਾਦਿਸਾਹਐਸੀਕਿਉਹੋਇ॥ਬਿਸਮਿਲਿਕੀਆਨਜੀਵੈਕੋਇ
॥੩॥ਮੇਰਾਕੀਆਕਛੂਨਹੋਇ॥ਕਰਿਹੈਰਾਮੁਹੋਇਹੈਸੋਇ॥੪॥ਬਾਦਿਸਾਹੁਚੜ੍ਹਿਓਅ
ਹੰਕਾਰਿ॥ਗਜਹਸਤੀਦੀਨੋਚਮਕਾਰਿ॥੫॥ਰੁਦਨੁਕਰੈਨਾਮੇਕੀਮਾਇ॥ਛੋਡਿਰਾਮਕੀ
ਨਭਜਹਿਖੁਦਾਇ॥੬॥ਨਹਉਤੇਰਾਪੂੰਗੜਾਨਤੂਮੇਰੀਮਾਇ॥ਪਿੰਡੁਪੜੈਤਉਹਰਿਗੁ
ਨਗਾਇ॥੭॥ਕਰੈਗਜਿੰਦੁਸੁੰਡਕੀਚੋਟ॥ਨਾਮਾਉਬਰੈਹਰਿਕੀਓਟ॥੮॥ਕਾਜੀਮੁ
ਲਾਂਕਰਹਿਸਲਾਮੁ॥ਇਨਿਹਿੰਦੂਮੇਰਾਮਲਿਆਮਾਨੁ॥੯॥ਬਾਦਿਸਾਹਬੇਨਤੀਸੁਣੇ
॥ਨਾਮੇਸਰਭਰਿਸੋਨਾਲੇਹੁ॥੧੦॥ਮਾਲੁਲੇਉਤਉਦੋਜਕਿਪਰਉ॥ਦੀਨੁਛੋਡਿਦੁਨੀਆ
ਕਉਭਰਉ॥੧੧॥ਪਾਵਹੁਬੇੜੀਹਾਥਹੁਤਾਲ॥ਨਾਮਾਗਾਵੈਗੁਨਗੋਪਾਲ॥੧੨॥ਗੰਗ
ਜਮੁਨਜਉਉਲਟੀਬਹੈ॥ਤਉਨਾਮਾਹਰਿਕਰਤਾਰਹੈ॥੧੩॥ਸਾਤਘੜੀਜਬਬੀਤੀਸੁ
ਣੀ॥ਅਜਹੁਨਆਇਓਤ੍ਰਿਭਵਣਧਣੀ॥੧੪॥ਪਾਖੰਤਣਬਾਜਬਜਾਇਲਾ॥ਗ
ਰੁੜਚੜ੍ਹੇਗੋਬਿੰਦਆਇਲਾ॥੧੫॥ਅਪਨੇਭਗਤਪਰਿਕੀਪ੍ਰਤਿਪਾਲ॥ਗਰੁੜਚੜ੍ਹੇ
ਆਏਗੋਪਾਲ॥੧੬॥ਕਹਹਿਤਧਰਣਿਇਕੋਡੀਕਰਉ॥ਕਹਹਿਤਲੇਕਰਿਊਪਰਿ
ਧਰਉ॥੧੭॥ਕਹਹਿਤਮੁਈਗਊਦੇਉਜੀਆਇ॥ਸਭੁਕੋਈਦੇਖੈਪਤੀਆਇ॥
੧੮॥ਨਾਮਾਪ੍ਰਣਵੈਸੇਲਮਸੇਲ॥ਗਊਦੁਹਾਈਬਛਰਾਮੇਲਿ॥੧੯॥ਦੂਧਹਿਦੁਹਿ
ਜਬਮਟੁਕੀਭਰੀ॥ਲੇਬਾਦਿਸਾਹਕੇਆਗੈਧਰੀ॥੨੦॥ਬਾਦਿਸਾਹੁਮਹਲਮਹਿਜ
ਾਇ॥ਅਉਘਟਕੀਘਟਲਾਗੀਆਇ॥੨੧॥ਕਾਜੀਮੁਲਾਂਬਿਨਤੀਫੁਰਮਾਇ॥
ਬਖਸੀਹਿੰਦੂਮੈਤੇਰੀਗਾਇ॥੨੨॥ਨਾਮਾਕਹੈਸੁਨਹੁਬਾਦਿਸਾਹ॥ਇਹੁਕਿਛੁਪਤੀ
ਆਮੁਝੈਦਿਖਾਇ॥੨੩॥ਇਸਪਤੀਆਕਾਇਹੈਪਰਵਾਨੁ॥ਸਾਚਿਸੀਲਿਚਾਲਹੁਸੁ
ਲਤਾਨ॥੨੪॥ਨਾਮਦੇਉਸਭਰਹਿਆਸਮਾਇ॥ਮਿਲਿਹਿੰਦੂਸਭਨਾਮੇਪਹਿਜਾਹਿ॥
੨੫॥ਜਉਅਬਕੀਬਾਰਨਜੀਵੈਗਾਇ॥ਤਨਾਮਦੇਵਕਾਪਤੀਆਜਾਇ॥੨੬॥ਨਾ
ਮੇਕੀਕੀਰਤਿਰਹੀਸੰਸਾਰਿ॥ਭਗਤਜਨਾਂਲੇਉਧਰਿਆਪਾਰਿ॥੨੭॥ਸਗਲਕਲੇ

ਸਨਿੰਦਕਭਇਆਖੇਦੁ॥ਨਾਮੇਨਾਰਾਇਣਨਾਹੀਭੇਦੁ॥੨੮॥੧॥੧੦॥ ਘਰੁ੨
ਜਉਗੁਰਦੇਉਤਮਿਲੈਮੁਰਾਰਿ॥ਜਉਗੁਰਦੇਉਤਉਤਰੈਪਾਰਿ॥ਜਉਗੁਰਦੇਉਤਬੈਕੁੰਠ
ਤਰੈ॥ਜਉਗੁਰਦੇਉਤਜੀਵਤਮਰੈ॥੧॥ਸਤਿਸਤਿਸਤਿਸਤਿਸਤਿਗੁਰਦੇਵ॥ਝੂਠੁਝੂ
ਠੁਝੂਠੁਝੂਠੁਆਨਸਭਸੇਵ॥੧॥ਰਹਾਉ॥ਜਉਗੁਰਦੇਉਤਨਾਮੁਦ੍ਰਿੜਾਵੈ॥ਜਉਗੁਰ
ਦੇਉਨਦਹਦਿਸਧਾਵੈ॥ਜਉਗੁਰਦੇਉਪੰਚਤੇਦੂਰਿ॥ਜਉਗੁਰਦੇਉਨਮਰਿਬੋਝੂਰਿ॥
੨॥ਜਉਗੁਰਦੇਉਤਅੰਮ੍ਰਿਤਬਾਨੀ॥ਜਉਗੁਰਦੇਉਤਅਕਥਕਹਾਨੀ॥ਜਉਗੁਰਦੇਉ
ਤਅੰਮ੍ਰਿਤਦੇਹ॥ਜਉਗੁਰਦੇਉਨਾਮੁਜਪਿਲੇਹ॥੩॥ਜਉਗੁਰਦੇਉਭਵਨਤ੍ਰੈਸੂਝੈ॥
ਜਉਗੁਰਦੇਉਊਚਪਦਬੂਝੈ॥ਜਉਗੁਰਦੇਉਤਸੀਸੁਅਕਾਸਿ॥ਜਉਗੁਰਦੇਉਸਦਾ
ਸਾਬਾਸਿ॥੪॥ਜਉਗੁਰਦੇਉਸਦਾਬੈਰਾਗੀ॥ਜਉਗੁਰਦੇਉਪਰਨਿੰਦਾਤਿਆਗੀ॥
ਜਉਗੁਰਦੇਉਬੁਰਾਭਲਾਏਕ॥ਜਉਗੁਰਦੇਉਲਿਲਾਟਹਿਲੇਖ॥੫॥ਜਉਗੁਰਦੇਉ
ਕੰਧੁਨਹੀਹਿਰੈ॥ਜਉਗੁਰਦੇਉਦੇਹੁਰਾਫਿਰੈ॥ਜਉਗੁਰਦੇਉਤਛਾਪਰਿਛਾਈ॥ਜਉ
ਗੁਰਦੇਉਸਿਹਜਨਿਕਸਾਈ॥੬॥ਜਉਗੁਰਦੇਉਤਅਠਸਠਿਨਾਇਆ॥ਜਉਗੁਰ
ਦੇਉਤਨਿਚਕ੍ਰਲਗਾਇਆ॥ਜਉਗੁਰਦੇਉਤਦੁਆਦਸਸੇਵਾ॥ਜਉਗੁਰਦੇਉਸਭੈ
ਬਿਖੁਮੇਵਾ॥੭॥ਜਉਗੁਰਦੇਉਤਸੰਸਾਟੂਟੈ॥ਜਉਗੁਰਦੇਉਤਜਮਤੇਛੂਟੈ॥ਜਉਗੁ
ਰਦੇਉਤਭਉਜਲਤਰੈ॥ਜਉਗੁਰਦੇਉਤਜਨਮਿਨਮਰੈ॥੮॥ਜਉਗੁਰਦੇਉਅਠ
ਦਸਬਿਉਹਾਰ॥ਜਉਗੁਰਦੇਉਅਠਾਰਹਭਾਰ॥ਬਿਨੁਗੁਰਦੇਉਅਵਰਨਹੀਜਾਈ॥
ਨਾਮਦੇਉਗੁਰਕੀਸਰਣਾਈ॥੯॥੧॥੨॥੧੧॥

ਭੈਰਉਬਾਣੀਰਵਿਦਾਸਜੀਉਕੀ॥ ਘਰੁ੨ ੴਸਤਿਗੁਰਪ੍ਰਸਾਦਿ॥

ਬਿਨੁਦੇਖੇਉਪਜੈਨਹੀਆਸਾ॥ਜੋਦੀਸੈਸੋਹੋਇਬਿਨਾਸਾ॥ਬਰਨਸਹਿਤਜੋਜਾਪੈ
ਨਾਮੁ॥ਸੋਜੋਗੀਕੇਵਲਨਿਹਕਾਮੁ॥੧॥ਪਰਚੈਰਾਮੁਰਵੈਜਉਕੋਈ॥ਪਾਰਸੁਪਰਸੈਦੁ
ਬਿਧਾਨਹੋਈ॥੧॥ਰਹਾਉ॥ਸੋਮੁਨਿਮਨਕੀਦੁਬਿਧਾਖਾਇ॥ਬਿਨੁਦੁਆਰੇਤ੍ਰੈਲੋਕ
ਸਮਾਇ॥ਮਨਕਾਸੁਭਾਉਸਭੁਕੋਈਕਰੈ॥ਕਰਤਾਹੋਇਸੁਅਨਭੈਰਹੈ॥੨॥ਫਲਕਾਰ
ਨਫੂਲੀਬਨਰਾਇ॥ਫਲੁਲਾਗਾਤਬਫੂਲੁਬਿਲਾਇ॥ਗਿਆਨੈਕਾਰਨਕਰਮਅ

ਰਖਣਹਾਰਾਨਾਨਕਸਾਚੇਕੇਸਿਫਤਿਭੰਡਾਰਾ॥੪॥੩॥ਬਸੰਤੁਮਹਲਾ੩ ਤੀਜਾ
॥ਬਸਤ੍ਰਉਤਾਰਿਦਿਗੰਬਰੁਹੋਗੁ॥ਜਟਾਧਾਰਿਕਿਆਕਮਾਵੈਜੋਗੁ॥ਮਨੁਨਿਰਮਲੁਨ
ਹੀਦਸਵੈਦੁਆਰ॥ਭ੍ਰਮਿਭ੍ਰਮਿਆਵੈਮੂੜ੍ਹਾਵਾਰੋਵਾਰ॥੧॥ਏਕੁਧਿਆਵਹੁਮੂੜ੍ਹਮ
ਨਾ॥ਪਾਰਿਉਤਰਿਜਾਹਿਇਕਖਿਨਾਂ॥੧॥ਰਹਾਉ॥ਸਿਮ੍ਰਿਤਿਸਾਸਤ੍ਰਕਰਹਿਵਖਿ
ਆਣ॥ਨਾਦੀਬੇਦੀਪੜ੍ਹਹਿਪੁਰਾਣ॥ਪਾਖੰਡਦ੍ਰਿਸਟਿਮਨਿਕਪਟੁਕਮਾਹਿ॥ਤਿਨ
ਕੈਰਮਈਆਨੇੜਿਨਾਹਿ॥੨॥ਜੇਕੋਐਸਾਸੰਜਮੀਹੋਇ॥ਕ੍ਰਿਆਵਿਸੇਖਪੂਜਾਕ
ਰੇਇ॥ਅੰਤਰਿਲੋਭੁਮਨੁਬਿਖਿਆਮਾਹਿ॥ਓਇਨਿਰੰਜਨੁਕੈਸੇਪਾਹਿ॥੩॥ਕੀ
ਤਾਹੋਆਕਰੇਕਿਆਹੋਇ॥ਜਿਸਨੋਆਪਿਚਲਾਏਸੋਇ॥ਨਦਰਿਕਰੇਤਾਂਭਰਮੁ
ਚੁਕਾਏ॥ਹੁਕਮੈਬੂਝੈਤਾਂਸਾਚਾਪਾਏ॥੪॥ਜਿਸੁਜੀਉਅੰਤਰੁਮੈਲਾਹੋਇ॥ਤੀਰ
ਥਭਵੈਦਿਸੰਤਰਲੋਇ॥ਨਾਨਕਮਿਲੀਐਸਤਿਗੁਰਸੰਗ॥ਤਉਭਵਜਲਕੇਤੂ
ਟਸਿਬੰਧ॥੫॥੪॥ਬਸੰਤੁਮਹਲਾ੧ ॥ਸਗਲਭਵਨਤੇਰੀਮਾਇਆ
ਮੋਹ॥ਮੈਅਵਰੁਨਦੀਸੈਸਰਬਤੋਹਿ॥ਤੂਸੁਰਿਨਾਥਾਦੇਵਾਦੇਵ॥ਹਰਿਨਾਮੁਮਿਲੈਗੁ
ਰਚਰਨਸੇਵ॥੧॥ਮੇਰੇਸੁੰਦਰਗਹਿਰਗੰਭੀਰਲਾਲ॥ਗੁਰਮੁਖਿਰਾਮਨਾਮਗੁਨਗਾ
ਏਤੂਅਪਰੰਪਰੁਸਰਬਪਾਲ॥੧॥ਰਹਾਉ॥ਬਿਨੁਸਾਧਨਪਾਈਐਹਰਿਕਾਸੰਗੁ॥
ਬਿਨੁਗੁਰਮੈਲਮਲੀਨਅੰਗੁ॥ਬਿਨੁਹਰਿਨਾਮਨਸੁਧੁਹੋਇ॥ਗੁਰਸਬਦਿਸਲਾਹਿ
ਸਾਚੁਸੋਇ॥੨॥ਜਾਕਉਤੂਰਾਖਹਿਰਖਨਹਾਰ॥ਸਤਿਗੁਰੂਮਿਲਾਵਹਿਕਰਹਿਸਾ
ਰ॥ਬਿਖੁਹਉਮੈਮਮਤਾਪਰਹਰਾਇ॥ਸਭਿਦੂਖਬਿਨਾਸੇਰਾਮਰਾਇ॥੩॥ਊਤਮ
ਗਤਿਮਿਤਿਹਰਿਗੁਨਸਰੀਰ॥ਗੁਰਮਤਿਪ੍ਰਗਟੇਰਾਮਨਾਮਹੀਰ॥ਲਿਵਲਾਗੀ
ਨਾਮਿਤਜਿਦੂਜਾਭਾਉ॥ਜਨਨਾਨਕਹਰਿਗੁਰੁਗੁਰਮਿਲਾਉ॥੪॥੫॥ਬਸੰਤੁਮਹ
ਲਾ੧ ॥ਮੇਰੀਸਖੀਸਹੇਲੀਸੁਨਹੁਭਾਇ॥ਮੇਰਾਪਿਰੁਰੀਸਾਲੂਸੰਗਿਸਾਇ॥
ਓਹੁਅਲਖੁਨਲਖੀਐਕਹਹੁਕਾਇ॥ਗੁਰਿਸੰਗਿਦਿਖਾਇਓਰਾਮਰਾਇ॥
੧॥ਮਿਲੁਸਖੀਸਹੇਲੀਹਰਿਗੁਨਬਨੇ॥ਹਰਿਪ੍ਰਭਸੰਗਿਖੇਲਹਿਵਰਕਾਮਨਿਗੁ
ਰਮੁਖਿਖੋਜਤਮਨਮਨੇ॥੧॥ਰਹਾਉ॥ਮਨਮੁਖੀਦੁਹਾਗਣਿਨਾਹਿਭੇਉ॥ਓਹੁ

ਘਟਿਘਟਿਰਾਵੈਸਰਬਪ੍ਰੇਉ॥ਗੁਰਮੁਖਿਥਿਰੁਚੀਨੈਸੰਗਿਦੇਉ॥ਗੁਰਿਨਾਮੁਦ੍ਰਿੜਾਇਆ
ਜਪੁਜਪੇਉ॥੨॥ਬਿਨੁਗੁਰਭਗਤਿਨਭਾਉਹੋਇ॥ਬਿਨੁਗੁਰਸੰਤਨਸੰਗੁਦੇਇ॥ਬਿ ੬੦੩
ਨੁਗੁਰਅੰਧੁਲੇਧੰਧੁਰੋਇ॥ਮਨੁਗੁਰਮੁਖਿਨਿਰਮਲੁਮਲੁਸਬਦਿਖੋਇ॥੩॥ਗੁਰਿਮ
ਨੁਮਾਰਿਓਕਰਿਸੰਜੋਗੁ॥ਅਹਿਨਿਸਿਰਾਵੇਭਗਤਿਜੋਗੁ॥ਗੁਰਸੰਤਸਭਾਦੁਖੁਮਿਟੈ
ਰੋਗੁ॥ਜਨਨਾਨਕਹਰਿਵਰੁਸਹਜਜੋਗੁ॥੪॥੬॥ਬਸੰਤੁਮਹਲਾ੧ ॥
ਆਪੇਕੁਦਰਤਿਕਰੇਸਾਜਿ॥ਸਚੁਆਪਿਨਿਬੇੜੇਰਾਜੁਰਾਜਿ॥ਗੁਰਮਤਿਊਤਮਸੰ
ਗਿਸਾਥਿ॥ਹਰਿਨਾਮੁਰਸਾਇਣੁਸਹਜਿਆਥਿ॥੧॥ਮਤਬਿਸਰਸਿਰੇਮਨਰਾਮਬੋ
ਲਿ॥ਅਪਰੰਪਰੁਅਗਮਅਗੋਚਰੁਗੁਰਮੁਖਿਹਰਿਆਪਿਤੁਲਾਏਅਤੁਲੁਤੋਲਿ॥
੧॥ਰਹਾਉ॥ਗੁਰਚਰਨਸਰੇਵਹਿਗੁਰਸਿਖਤੋਰ॥ਗੁਰਸੇਵਤਰੇਤਜਿਮੇਰਤੋਰ॥ਨਰਨਿੰ
ਦਕਲੋਭੀਮਨਿਕਠੋਰ॥ਗੁਰਸੇਵਨਭਾਈਸਿਚੋਰਚੋਰ॥੨॥ਗੁਰੁਤੁਠਾਬਖਸੇਭਗ
ਤਿਭਾਉ॥ਗੁਰਿਤੁਠੈਪਾਈਐਹਰਿਮਹਲਿਠਾਉ॥ਪਰਹਰਿਨਿੰਦਾਹਰਿਭਗਤਿਜਾ
ਗੁ॥ਹਰਿਭਗਤਿਸੁਹਾਵੀਕਰਮਿਭਾਗੁ॥੩॥ਗੁਰੁਮੇਲਿਮਿਲਾਵੈਕਰੇਦਾਤਿ॥ਗੁ
ਰਸਿਖਪਿਆਰੇਦਿਨਸੁਰਾਤਿ॥ਫਲੁਨਾਮੁਪਰਾਪਤਿਗੁਰੁਤੁਸਿਦੇਇ॥ਕਹੁਨਾਨਕ
ਪਾਵਹਿਵਿਰਲੇਕੇਇ॥੪॥੭॥ਬਸੰਤੁਮਹਲਾ੩ ਇਕਤੁਕਾ ॥ਸਾਹਿ
ਬਭਾਵੈਸੇਵਕੁਸੇਵਾਕਰੈ॥ਜੀਵਤੁਮਰੈਸਭਿਕੁਲਉਧਰੈ॥੧॥ਤੇਰੀਭਗਤਿਨਛੋ
ਡਉਕਿਆਕੋਹਸੈ॥ਸਾਚੁਨਾਮੁਮੇਰੈਹਿਰਦੈਵਸੈ॥੧॥ਰਹਾਉ॥ਜੈਸੇਮਾਇਆਮੋ
ਹਿਪ੍ਰਾਣੀਗਲਤੁਰਹੈ॥ਤੈਸੇਸੰਤਜਨਰਾਮਨਾਮਰਵਤਰਹੈ॥੨॥ਮੈਮੂਰਖਮੁਗਧ
ਊਪਰਿਕਰਹੁਦਇਆ॥ਤਉਸਰਣਾਗਤਿਰਹਉਪਇਆ॥੩॥ਕਹਤੁਨਾਨਕੁਸੰ
ਸਾਰਕੇਨਿਹਫਲਕਾਮਾ॥ਗੁਰਪ੍ਰਸਾਦਿਕੋਪਾਵੈਅੰਮ੍ਰਿਤਨਾਮਾ॥੪॥੮॥

ਮਹਲਾ੧ ਬਸੰਤੁਹਿੰਡੋਲਘਰੁ੨ ੴਸਤਿਗੁਰਪ੍ਰਸਾਦਿ॥

ਸਾਲਗ੍ਰਾਮਬਿਪਪੂਜਿਮਨਾਵਹੁਸੁਕ੍ਰਿਤੁਤੁਲਸੀਮਾਲਾ॥ਰਾਮਨਾਮੁਜਪਿਬੇੜਾ
ਬਾਂਧਹੁਦਇਆਕਰਹੁਦਇਆਲਾ॥੧॥ਕਾਹੇਕਲਰਾਸਿੰਚਹੁਜਨਮੁਗਵਾਵਹੁ

॥ਕਾਚੀਢਹਗਿਦਿਵਾਲਕਾਹੇਗਚੁਲਾਵਹੁ॥੧॥ਰਹਾਉ॥ਕਰਿਹਰਹਟਮਾਲਟਿੰ
ਡੁਪਰੋਵਹੁਤਿਸੁਭੀਤਰਿਮਨੁਜੋਵਹੁ॥ਅੰਮ੍ਰਿਤੁਸਿੰਚਹੁਭਰਹੁਕਿਆਰੇਤਉਮਾਲੀ
ਕੇਹੋਵਹੁ॥੨॥ਕਾਮੁਕ੍ਰੋਧੁਦੁਇਕਰਹੁਬਸੋਲੇਗੋਡਹੁਧਰਤੀਭਾਈ॥ਜਿਉਗੋਡਹੁਤਿ
ਉਤੁਮਸੁਖਪਾਵਹੁਕਿਰਤੁਨਮੇਟਿਆਜਾਈ॥੩॥ਬਗੁਲੇਤੇਫੁਨਿਹੰਸੁਲਾਹੋਵੈਜੇ
ਤੂਕਰਹਿਦਇਆਲਾ॥ਪ੍ਰਣਵਤਿਨਾਨਕੁਦਾਸਨਿਦਾਸਾਦਇਆਕਰਹੁਦਇਆ
ਲਾ॥੪॥੧॥੯॥ਬਸੰਤੁਹਿੰਡੋਲਮਹਲਾ੧ ॥ਸਾਹੁਰੜੀਵਥੁਸਭੁਕਿਛੁ
ਸਾਝੀਪੇਵਕੜੈਧਨਵਖੇ॥ਆਪਿਕੁਚਜੀਦੋਸੁਨਦੇਊਜਾਣਾਨਾਹੀਰਖੇ॥੧॥ਮੇਰੇ
ਸਾਹਿਬਾਹਉਆਪੇਭਰਮਿਭੁਲਾਣੀ॥ਅਖਰਲਿਖੇਸੇਈਗਾਵਾਅਵਰਨਜਾ
ਣਾਬਾਣੀ॥੧॥ਰਹਾਉ॥ਕਢਿਕਸੀਦਾਪਹਿਰਹਿਚੋਲੀਤਾਂਤੁਮਜਾਣਹੁਨਾਰੀ॥ਜੇ
ਘਰੁਰਾਖਹਿਬੁਰਾਨਚਾਖਹਿਹੋਵਹਿਕੰਤਿਪਿਆਰੀ॥੨॥ਜੇਤੂੰਪੜਿਆਪੰਡਿਤੁਬੀ
ਨਾਦੁਇਅਖਰਦੁਇਨਾਵਾ॥ਪ੍ਰਣਵਤਿਨਾਨਕੁਏਕੁਲੰਘਾਏਜੇਕਰਿਸਚਿਸਮਾ
ਵਾਂ॥੩॥੨॥੧੦॥ਬਸੰਤੁਹਿੰਡੋਲਮਹਲਾ੧ ॥ਰਾਜਾਬਾਲਕੁਨਗਰੀਕਾਚੀ
ਦੁਸਟਾਨਾਲਿਪਿਆਰੋ॥ਦੁਇਮਾਈਦੁਇਬਾਪਾਪੜੀਅਹਿਪੰਡਿਤਕਰਹੁਬੀ
ਚਾਰੋ॥੧॥ਸੁਆਮੀਪੰਡਿਤਾਤੁਮਦੇਹੁਮਤੀ॥ਕਿਨਬਿਧਿਪਾਵਉਪ੍ਰਾਨਪਤੀ॥੧॥
॥ਰਹਾਉ॥ਭੀਤਰਿਅਗਨਿਬਨਾਸਪਤਿਮਉਲੀਸਾਗਰੁਪੰਡੈਪਾਇਆ॥ਚੰਦੁ
ਸੂਰਜੁਦੁਇਘਰਹੀਭੀਤਰਿਐਸਾਗਿਆਨੁਨਪਾਇਆ॥੨॥ਰਾਮਰਵੰਤਾਜਾਣੀ
ਐਇਕਮਾਈਭੋਗੁਕਰੇਇ॥ਤਾਕੇਲਖਣਜਾਣੀਅਹਿਖਿਮਾਧਨੁਸੰਗ੍ਰਹੇਇ॥
੩॥ਕਹਿਆਸੁਣਹਿਨਖਾਇਆਮਾਨਹਿਤਿਨਾਹੀਸੇਤੀਵਾਸਾ॥ਪ੍ਰਣਵਤਿਨਾਨਕੁ
ਦਾਸਨਿਦਾਸਾਖਿਨੁਤੋਲਾਖਿਨੁਮਾਸਾ॥੪॥੩॥੧੧॥ਬਸੰਤੁਹਿੰਡੋਲਮਹਲਾ੧
॥ਸਾਚਾਸਾਹੁਗੁਰੂਸੁਖਦਾਤਾਹਰਿਮੇਲੇਭੁਖਗਵਾਏ॥ਕਰਿਕਿਰਪਾਹਰਿਭ
ਗਤਿਦ੍ਰਿੜਾਏਅਨਦਿਨੁਹਰਿਗੁਣਗਾਏ॥੧॥ਮਤਭੂਲਹਿਰੇਮਨਚੇਤਿਹਰੀ॥
ਬਿਨੁਗੁਰਮੁਕਤਿਨਾਹੀਤ੍ਰੈਲੋਈਗੁਰਮੁਖਿਪਾਈਐਨਾਮੁਹਰੀ॥੧॥ਰਹਾਉ॥ਬਿਨੁ
ਭਗਤੀਨਹੀਸਤਿਗੁਰੁਪਾਈਐਬਿਨੁਭਾਗਾਨਹੀਭਗਤਿਹਰੀ॥ਬਿਨੁਭਾਗਾਸਤਿ

ਗੁਨਪਾਈਐਕਰਮਿਮਿਲੈਹਰਿਨਾਮੁਹਰੀ॥੨॥ਘਟਿਘਟਿਗੁਪਤੁਉਪਾਏਵੇਖੇਪ
ਰਗਟੁਗੁਰਮੁਖਿਸੰਤਜਨਾ॥ਹਰਿਹਰਿਕਰਹਿਸੁਹਰਿਰੰਗਿਭੀਨੇਹਰਿਜਲੁਅੰਮ੍ਰਿ
ਤਨਾਮੁਮਨਾ॥੩॥ਜਿਨਕਉਤਖਤਿਮਿਲੈਵਡਿਆਈਗੁਰਮੁਖਿਸੇਪਰਧਾਨਕੀਏ
॥ਪਾਰਸੁਭੇਟਿਭਏਸੇਪਾਰਸਨਾਨਕਹਰਿਗੁਰਸੰਗਿਥੀਏ॥੪॥੪॥੧੨॥
ਬਸੰਤੁਮਹਲਾ੩ ਘਰੁ੧ ਦੁਤੁਕੇ॥ ੴਸਤਿਗੁਰਪ੍ਰਸਾਦਿ॥
ਮਾਹਾਰੁਤੀਮਹਿਸਦਬਸੰਤੁ॥ਜਿਤੁਹਰਿਆਸਭੁਜੀਅਜੰਤੁ॥ਕਿਆਹਉਆ
ਖਾਕਿਰਮਜੰਤੁ॥ਤੇਰਾਕਿਨੈਨਪਾਇਆਆਦਿਅੰਤੁ॥੧॥ਤੈਸਾਹਿਬਕੀਕਰਹਿਸੇ
ਵਾ॥ਪਰਮਸੁਖਪਾਵਹਿਆਤਮਦੇਵਾ॥੧॥ਰਹਾਉ॥ਕਰਮੁਹੋਵੈਤਾਂਸੇਵਾਕਰੈ॥ਗੁਰ
ਪਰਸਾਦੀਜੀਵਤਮਰੈ॥ਅਨਦਿਨੁਸਾਚੁਨਾਮੁਉਚਰੈ॥ਇਨਬਿਧਿਪ੍ਰਾਣੀਦੁਤਰੁਤ
ਰੈ॥੨॥ਬਿਖੁਅੰਮ੍ਰਿਤੁਕਰਤਾਰਿਉਪਾਏ॥ਸੰਸਾਰਬਿਰਖਕਉਦੁਇਫਲਲਾਏ॥
ਆਪੇਕਰਤਾਕਰੇਕਰਾਏ॥ਜੋਤਿਸੁਭਾਵੈਤਿਸੈਖਵਾਏ॥੩॥ਨਾਨਕਜਿਸਨੋਨਦਰਿ
ਕਰੇਇ॥ਅੰਮ੍ਰਿਤਨਾਮੁਆਪੇਦੇਇ॥ਬਿਖਿਆਕੀਬਾਸਨਾਮਨਹਿਕਰੇਇ॥ਅਪ
ਣਾਭਾਣਾਆਪਿਕਰੇਇ॥੪॥੧॥ਬਸੰਤੁਮਹਲਾ੩ ॥ਰਾਤੇਸਾਚਿਹਰਿਨਾ
ਮਿਨਿਹਾਲਾ॥ਦਇਆਕਰਹੁਪ੍ਰਭਦੀਨਦਇਆਲਾ॥ਤਿਸੁਬਿਨੁਅਵਰੁਨਹੀ
ਮੈਕੋਇ॥ਜਿਉਭਾਵੈਤਿਉਰਾਖੈਸੋਇ॥੧॥ਗੁਰਗੋਪਾਲਮੇਰੈਮਨਿਭਾਏ॥ਰਹਿ
ਨਸਕਉਦਰਸਨਦੇਖੇਬਿਨੁਸਹਜਿਮਿਲਉਗੁਰੁਮੇਲਿਮਿਲਾਏ॥੧॥ਰਹਾਉ॥
ਇਹੁਮਨੁਲੋਭੀਲੋਭਿਲੁਭਾਨਾ॥ਰਾਮਬਿਸਾਰਿਬਹੁਰਿਪਛੁਤਾਨਾ॥ਬਿਛੁਰਤਮਿ
ਲਾਇਗੁਰਸੇਵਰਾਂਗੇ॥ਹਰਿਨਾਮੁਦੀਓਮਸਤਕਿਵਡਭਾਗੇ॥੨॥ਪਉਣੁਪਾਣੀ
ਕੀਇਹਦੇਹਸਰੀਰਾ॥ਹਉਮੈਰੋਗੁਕਠਿਨਤਨਿਪੀਰਾ॥ਗੁਰਮੁਖਿਰਾਮਨਾਮਦਾਰੂ
ਗੁਣਗਾਇਆ॥ਕਰਿਕਿਰਪਾਗੁਰਿਰੋਗੁਗਵਾਇਆ॥੩॥ਚਾਰਿਨਦੀਆਅਗ
ਨੀਤਨਿਚਾਰੇ॥ਤ੍ਰਿਸਨਾਜਲਤਜਲੇਅਹੰਕਾਰੇ॥ਗੁਰਿਰਾਖੇਵਡਭਾਗੀਤਾਰੇ॥ਜਨ
ਨਾਨਕਉਰਿਹਰਿਅੰਮ੍ਰਿਤੁਧਾਰੇ॥੪॥੨॥ਬਸੰਤੁਮਹਲਾ੩ ॥ਹਰਿਸੇਵੇਸੋ

ਹਰਿਕਾਲੋਗੁ॥ਸਾਚਸਹਜੁਕਦੇਨਹੋਵੈਸੋਗੁ॥ਮਨਮੁਖਿਮੁਏਨਾਹੀਹਰਿਮਨਮਾਹਿ
॥ਮਰਿਮਰਿਜੰਮਹਿਭੀਮਰਿਜਾਹਿ॥੧॥ਸੇਜਨਜੀਵੇਜਿਨਹਰਿਮਨਮਾਹਿ॥ਸਾਚੁਸ
ਮਾਲਹਿਸਾਚਿਸਮਾਹਿ॥੧॥ਰਹਾਉ॥ਹਰਿਨਸੇਵਹਿਤੇਹਰਿਤੇਦੂਰਿ॥ਦਿਸੰਤਰੁ
ਭਵਹਿਸਿਰਿਪਾਵਹਿਧੂਰਿ॥ਹਰਿਆਪੇਜਨਲੀਏਲਾਇ॥ਤਿਨਸਦਾਸੁਖੁਹੈਤਿ
ਲੁਨਤਮਾਇ॥੨॥ਨਦਰਿਕਰੈਚੂਕੈਅਭਿਮਾਨੁ॥ਸਾਚੀਦਰਗਹਪਾਵੈਮਾਨੁ॥ਹਰਿ
ਜੀਉਵੇਖੈਸਦਹਜੂਰਿ॥ਗੁਰਕੈਸਬਦਿਰਹਿਆਭਰਪੂਰਿ॥੩॥ਜੀਅਜੰਤਕੀਕਰੇ
ਪ੍ਰਤਿਪਾਲ॥ਗੁਰਪਰਸਾਦੀਸਦਸਮ੍ਹਾਲ॥ਦਰਿਸਾਚੈਪਤਿਸਿਉਘਰਿਜਾਇ
॥ਨਾਨਕਨਾਮਿਵਡਾਈਪਾਇ॥੪॥੩॥ਬਸੰਤੁਮਹਲਾ੩ ॥ਅੰਤਰਿਪੂਜਾ
ਮਨਤੇਹੋਇ॥ਏਕੋਵੇਖੈਅਉਰੁਨਕੋਇ॥ਦੂਜੈਲੋਕੀਬਹੁਤੁਦੁਖੁਪਾਇਆ॥ਸਤਿਗੁਰਿ
ਮੈਨੋਏਕੁਦਿਖਾਇਆ॥੧॥ਮੇਰਾਪ੍ਰਭੁਮਉਲਿਆਸਦਬਸੰਤੁ॥ਇਹੁਮਨੁਮਉਲਿਆ
ਗਾਇਗੁਣਗੋਬਿੰਦ॥੧॥ਰਹਾਉ॥ਗੁਰਪੂਛਹੁਤੁਮਕਰਹੁਬੀਚਾਰੁ॥ਤਾਂਪ੍ਰਭਸਾਚੇਲਗੈ
ਪਿਆਰੁ॥ਆਪੁਛੋਡਿਹੋਹਿਦਾਸਤਭਾਇ॥ਤਉਜਗਜੀਵਨੁਵਸੈਮਨਿਆਇ॥੨॥
ਭਗਤਿਕਰੇਸਦਵੇਖੈਹਜੂਰਿ॥ਮੇਰਾਪ੍ਰਭੁਸਦਰਹਿਆਭਰਪੂਰਿ॥ਇਸੁਭਗਤੀਕਾਕੋ
ਈਜਾਣੈਭੇਉ॥ਸਭੁਮੇਰਾਪ੍ਰਭੁਆਤਮਦੇਉ॥੩॥ਆਪੇਸਤਿਗੁਰੁਮੇਲਿਮਿਲਾਏ॥
ਜਗਜੀਵਨਸਿਉਆਪਿਚਿਤੁਲਾਏ॥ਮਨੁਤਨੁਹਰਿਆਸਹਜਿਸੁਭਾਏ॥ਨਾਨਕਨਾਮਿ
ਰਹੇਲਿਵਲਾਏ॥੪॥੪॥ਬਸੰਤੁਮਹਲਾ੩ ॥ਭਗਤਿਵਛਲੁਹਰਿਵਸੈਮਨਿ
ਆਇ॥ਗੁਰਕਿਰਪਾਤੇਸਹਜਸੁਭਾਇ॥ਭਗਤਿਕਰੇਵਿਚਹੁਆਪੁਖੋਇ॥ਤਦਹੀਸਾ
ਚਿਮਿਲਾਵਾਹੋਇ॥੧॥ਭਗਤਸੋਹਹਿਸਦਾਹਰਿਪ੍ਰਭਦੁਆਰਿ॥ਗੁਰਕੈਹੇਤਿਸਾਚੈ
ਪ੍ਰੇਮਪਿਆਰਿ॥੧॥ਰਹਾਉ॥ਭਗਤਿਕਰੇਸੋਜਨੁਨਿਰਮਲੁਹੋਇ॥ਗੁਰਸਬਦੀਵਿਚ
ਹੁਹਉਮੈਖੋਇ॥ਹਰਿਜੀਉਆਪਿਵਸੈਮਨਿਆਇ॥ਸਦਾਸਾਂਤਿਸੁਖਿਸਹਜਿਸਮਾ
ਇ॥੨॥ਸਾਚਿਰਤੇਤਿਨਸਦਬਸੰਤ॥ਮਨੁਤਨੁਹਰਿਆਰਵਿਗੁਣਗੁਵਿੰਦ॥ਬਿਨੁ
ਨਾਵੈਸੂਕਾਸੰਸਾਰੁ॥ਅਗਨਿਤ੍ਰਿਸਨਾਜਲੈਵਾਰੋਵਾਰ॥੩॥ਸੋਈਕਰੈਜਿਹਰਿਜੀਉ
ਭਾਵੈ॥ਸਦਾਸੁਖੁਸਰੀਰਿਭਾਣੈਚਿਤੁਲਾਵੈ॥ਅਪਣਾਪ੍ਰਭੁਸੇਵੇਸਹਜਿਸੁਭਾਇ॥

ਨਾਨਕਨਾਮੁਵਸੈਮਨਿਆਇ॥੪॥੫॥ਬਸੰਤੁਮਹਲਾ੩ ॥ਮਾਇਆਮੋਹੁਸਬ
ਦਿਜਲਾਏ॥ਮਨੁਤਨੁਹਰਿਆਸਤਿਗੁਰਭਾਏ॥ਸਫਲਿਓਬਿਰਖੁਹਰਿਕੈਦੁਆਰਿ॥
ਸਾਚੀਬਾਣੀਨਾਮਪਿਆਰਿ॥੧॥ਏਮਨਹਰਿਆਸਹਜਸੁਭਾਇ॥ਸਚਫਲੁਲਾਗੈ
ਸਤਿਗੁਰਭਾਇ॥੧॥ਰਹਾਉ॥ਆਪੇਨੇੜੈਆਪੇਦੂਰਿ॥ਗੁਰਕੈਸਬਦਿਵੇਖੈਸਦਹਜੂ
ਰਿ॥ਛਾਵਘਣੀਫੂਲੀਬਨਰਾਇ॥ਗੁਰਮੁਖਿਬਿਗਸੈਸਹਜਿਸੁਭਾਇ॥੨॥ਅ
ਨਦਿਨੁਕੀਰਤਨੁਕਰਹਿਦਿਨਰਾਤਿ॥ਸਤਿਗੁਰਿਗਵਾਈਵਿਚਹੁਜੂਠਿਭਰਾਂਤਿ॥ਪ
ਰਪੰਚਵੇਖਿਰਹਿਆਵਿਸਮਾਦੁ॥ਗੁਰਮੁਖਿਪਾਈਐਨਾਮਪ੍ਰਸਾਦੁ॥੩॥ਆਪੇਕਰਤਾ
ਸਭਿਰਸਭੋਗ॥ਜੋਕਿਛੁਕਰੇਸੋਈਪਰੁਹੋਗ॥ਵਡਾਦਾਤਾਤਿਲੁਨਤਮਾਇ॥ਨਾਨਕ
ਮਿਲੀਐਸਬਦੁਕਮਾਇ॥੪॥੬॥ਬਸੰਤੁਮਹਲਾ੩ ॥ਪੂਰੈਭਾਗਿਸਚੁਕਾ
ਰਕਮਾਵੈ॥ਏਕੋਚੇਤੈਫਿਰਿਜੋਨਿਨਆਵੈ॥ਸਫਲਜਨਮੁਇਸੁਜਗਮਹਿਆਇਆ
॥ਸਾਚਿਨਾਮਿਸਹਜਿਸਮਾਇਆ॥੧॥ਗੁਰਮੁਖਿਕਾਰਕਰਹੁਲਿਵਲਾਇ॥ਹਰਿ
ਨਾਮੁਸੇਵਹੁਵਿਚਹੁਆਪੁਗਵਾਇ॥੧॥ਰਹਾਉ॥ਤਿਸੁਜਨਕੀਹੈਸਾਚੀਬਾਣੀ॥
ਗੁਰਕੈਸਬਦਿਜਗਮਾਹਿਸਮਾਣੀ॥ਚਹੁਜੁਗਪਸਰੀਸਾਚੀਸੋਇ॥ਨਾਮਿਰਤਾਜਨੁ
ਪਰਗਟੁਹੋਇ॥੨॥ਇਕਿਸਾਚੈਸਬਦਿਰਹੇਲਿਵਲਾਇ॥ਸੇਜਨਸਾਚੇਸਾਚੈਭਾ
ਇ॥ਸਾਚੁਧਿਆਇਨਿਦੇਖਿਹਜੂਰਿ॥ਸੰਤਜਨਾਕੀਪਗਪੰਕਜਧੂਰਿ॥੩॥ਏਕੋਕ
ਰਤਾਅਵਰੁਨਕੋਇ॥ਗੁਰਸਬਦੀਮੇਲਾਵਾਹੋਇ॥ਜਿਨਿਸਚੁਸੇਵਿਆਤਿਨਿਰਸੁ
ਪਾਇਆ॥ਨਾਨਕਸਹਜੇਨਾਮਿਸਮਾਇਆ॥੪॥੭॥ਬਸੰਤੁਮਹਲਾ੩ ॥
ਭਗਤਿਕਰਹਿਜਨਦੇਖਿਹਜੂਰਿ॥ਸੰਤਜਨਾਕੀਪਗਪੰਕਜਧੂਰਿ॥ਹਰਿਸੇਤੀਸਦਰ
ਹਹਿਲਿਵਲਾਇ॥ਪੂਰੈਸਤਿਗੁਰਿਦੀਆਬੁਝਾਇ॥੧॥ਦਾਸਾਕਾਦਾਸੁਵਿਰਲਾ
ਕੋਈਹੋਇ॥ਊਤਮਪਦਵੀਪਾਵੈਸੋਇ॥੧॥ਰਹਾਉ॥ਏਕੋਸੇਵਹੁਅਵਰੁਨਕੋਇ॥
ਜਿਤੁਸੇਵਿਐਸਦਾਸੁਖੁਹੋਇ॥ਨਾਓਹੁਮਰੈਨਆਵੈਜਾਇ॥ਤਿਸੁਬਿਨੁਅਵਰੁਸੇ
ਵੀਕਿਉਮਾਇ॥੨॥ਸੇਜਨਸਾਚੇਜਿਨੀਸਾਚੁਪਛਾਣਿਆ॥ਆਪੁਮਾਰਿਸਹਜੇਨਾ
ਮਿਸਮਾਣਿਆ॥ਗੁਰਮੁਖਿਨਾਮੁਪਰਾਪਤਿਹੋਇ॥ਮਨੁਨਿਰਮਲੁਨਿਰਮਲਸਚੁਸੋ

ਲੀਆ॥੩॥ਜਿਨਿਨਿਗਿਆਨੁਕੀਆਤਿਸੁਹਰਿਤੂਜਾਣੁ॥ਸਾਚਸਬਦਿਪ੍ਰਭੁਏਕੋਸਿਞਾਣੁ
॥ਹਰਿਰਸੁਚਾਖੈਤਾਂਸੁਧਿਹੋਇ॥ਨਾਨਕਨਾਮਿਰਤੇਸਚੁਸੋਇ॥੪॥੮॥ਬਸੰਤੁਮਹਲਾ
੩ ॥ਨਾਮਿਰਤੇਕੁਲਾਂਕਾਕਰਹਿਉਧਾਰੁ॥ਸਾਚੀਬਾਣੀਨਾਮਪਿਆਰੁ॥ਮਨਮੁਖ
ਭੂਲੇਕਾਹੇਆਏ॥ਨਾਮਹੁਭੂਲੇਜਨਮੁਗਵਾਏ॥੧॥ਜੀਵਤਮਰੈਮਰਿਮਰਣੁਸਵਾਰੈ
॥ਗੁਰਕੈਸਬਦਿਸਾਚੁਉਰਧਾਰੈ॥੧॥ਰਹਾਉ॥ਗੁਰਮੁਖਿਸਚੁਭੋਜਨੁਪਵਿਤੁਸਰੀਰਾ
ਮਨੁਨਿਰਮਲੁਸਦਗੁਣੀਗਹੀਰਾ॥ਜੰਮੈਮਰੈਨਆਵੈਜਾਇ॥ਗੁਰਪਰਸਾਦੀਸਾਚਿਸ
ਮਾਇ॥੨॥ਸਾਚਾਸੇਵਹੁਸਾਚੁਪਛਾਣੈ॥ਗੁਰਕੈਸਬਦਿਹਰਿਦਰਿਨੀਸਾਣੈ॥ਦਰਿ
ਸਾਚੈਸਚੁਸੋਭਾਹੋਇ॥ਨਿਜਘਰਿਵਾਸਾਪਾਵੈਸੋਇ॥੩॥ਆਪਿਅਭੁਲੁਸਚਾਸ
ਚੁਸੋਇ॥ਹੋਰਿਸਭਿਭੂਲਹਿਦੂਜੈਪਤਿਖੋਇ॥ਸਾਚਾਸੇਵਹੁਸਾਚੀਬਾਣੀ॥ਨਾਨਕ
ਨਾਮੇਸਾਚਿਸਮਾਣੀ॥੪॥੯॥ਬਸੰਤੁਮਹਲਾ ੩ ॥ਬਿਨੁਕਰਮਾਸਭਭਰਮਿ
ਭੁਲਾਈ॥ਮਾਇਆਮੋਹਿਬਹੁਤੁਦੁਖੁਪਾਈ॥ਮਨਮੁਖਅੰਧੇਠਉਰਨਪਾਈ॥ਬਿਸ
ਟਾਕਾਕੀੜਾਬਿਸਟਾਮਾਹਿਸਮਾਈ॥੧॥ਹੁਕਮੁਮੰਨੇਸੋਜਨੁਪਰਵਾਣੁ॥ਗੁਰਕੈਸਬਦਿ
ਨਾਮਿਨੀਸਾਣੁ॥੧॥ਰਹਾਉ॥ਸਾਚਿਰਤੇਜਿਨਾਧੁਰਿਲਿਖਿਪਾਇਆ॥ਹਰਿਕਾਨਾ
ਮੁਸਦਾਮਨਿਭਾਇਆ॥ਸਤਿਗੁਰਕੀਬਾਣੀਸਦਾਸੁਖੁਹੋਇ॥ਜੋਤੀਜੋਤਿਮਿਲਾਏ
ਸੋਇ॥੨॥ਏਕੁਨਾਮੁਤਾਰੇਸੰਸਾਰੁ॥ਗੁਰਪਰਸਾਦੀਨਾਮਪਿਆਰੁ॥ਬਿਨੁਨਾਮੈਮੁਕਤਿ
ਕਿਨੈਨਪਾਈ॥ਪੂਰੇਗੁਰਤੇਨਾਮੁਪਲੈਪਾਈ॥੩॥ਸੋਬੂਝੈਜਿਸੁਆਪਿਬੁਝਾਏ॥
ਸਤਿਗੁਰਸੇਵਾਨਾਮੁਦ੍ਰਿੜਾਏ॥ਜਿਨਇਕੁਜਾਤਾਸੇਜਨਪਰਵਾਣੁ॥ਨਾਨਕਨਾਮਿਰਤੇ
ਦਰਿਨੀਸਾਣੁ॥੪॥੧੦॥ਬਸੰਤੁਮਹਲਾ ੩ ॥ਕ੍ਰਿਪਾਕਰੇਸਤਿਗੁਰੂਮਿਲਾ
ਏ॥ਆਪੇਆਪਿਵਸੈਮਨਿਆਏ॥ਨਿਹਚਲਮਤਿਸਦਾਮਨਧੀਰ॥ਹਰਿਗੁਣ
ਗਾਵੈਗੁਣੀਗਹੀਰ॥੧॥ਨਾਮਹੁਭੂਲੇਮਰਹਿਬਿਖੁਖਾਇ॥ਬ੍ਰਿਥਾਜਨਮੁਫਿਰਿਆ
ਵਹਿਜਾਇ॥੧॥ਰਹਾਉ॥ਬਹੁਭੇਖਕਰਹਿਮਨਿਸਾਂਤਿਨਹੋਇ॥ਬਹੁਅਭਿਮਾਨਿਅ
ਪਣੀਪਤਿਖੋਇ॥ਸੇਵਡਭਾਗੀਜਿਨਸਬਦੁਪਛਾਣਿਆ॥ਬਾਹਰਿਜਾਦਾਘਰਮ
ਹਿਆਣਿਆ॥੨॥ਘਰਮਹਿਵਸਤੁਅਗਮਅਪਾਰਾ॥ਗੁਰਮਤਿਖੋਜਹਿਸਬਦਿ

ਬੀਚਾਰਾ॥ਨਾਮੁਨਵਨਿਧਿਪਾਈਘਰਹੀਮਾਹਿ॥ਸਦਾਰੰਗਿਰਾਤੇਸਚਿਸਮਾਹਿ॥੩॥ ੬੦੬
ਆਪਿਕਰੇਕਿਛੁਕਰਣੁਨਜਾਇ॥ਆਪੇਭਾਵੈਲਏਮਿਲਾਇ॥ਤਿਸੁਤੇਨੇੜੈਨਾਹੀਕੋ
ਦੂਰਿ॥ਨਾਨਕਨਾਮਿਰਹਿਆਭਰਪੂਰਿ॥੪॥੧੧॥ਬਸੰਤੁਮਹਲਾ ੩ ॥ਗੁਰ
ਸਬਦੀਹਰਿਚੇਤਿਸੁਭਾਇ॥ਰਾਮਨਾਮਰਸਿਰਹੈਅਘਾਇ॥ਕੋਟਕੋਟੰਤਰਕੇਪਾਪਜ
ਲਿਜਾਹਿ॥ਜੀਵਤਮਰਹਿਹਰਿਨਾਮਿਸਮਾਹਿ॥੧॥ਹਰਿਕੀਦਾਤਿਹਰਿਜੀਉਜਾਣੈ
॥ਗੁਰਕੈਸਬਦਿਇਹੁਮਨੁਮਉਲਿਆਹਰਿਗੁਣਦਾਤਾਨਾਮੁਵਖਾਣੈ॥੧॥ਰਹਾਉ
॥ਭਗਵੈਵੇਸਿਭ੍ਰਮਿਮੁਕਤਿਨਹੋਇ॥ਬਹੁਸੰਜਮਿਸਾਂਤਿਨਪਾਵੈਕੋਇ॥ਗੁਰਮਤਿ
ਨਾਮੁਪਰਾਪਤਿਹੋਇ॥ਵਡਭਾਗੀਹਰਿਪਾਵੈਸੋਇ॥੨॥ਕਲਿਮਹਿਰਾਮਨਾਮਿਵ
ਡਿਆਈ॥ਗੁਰਪੂਰੇਤੇਪਾਇਆਜਾਈ॥ਨਾਮਿਰਤੇਸਦਾਸੁਖੁਪਾਈ॥ਬਿਨੁਨਾਮੈ
ਹਉਮੈਜਲਿਜਾਈ॥੩॥ਵਡਭਾਗੀਹਰਿਨਾਮੁਬੀਚਾਰਾ॥ਛੂਟੈਰਾਮਨਾਮਿਦੁਖੁਸ
ਰਾ॥ਹਿਰਦੈਵਸਿਆਸੁਬਾਹਰਿਪਾਸਾਰਾ॥ਨਾਨਕਜਾਣੈਸਭੁਉਪਾਵਣਹਾਰਾ॥੪॥
੧੨॥ਬਸੰਤੁਮਹਲਾ ੩ ਇਕਤੁਕੇ॥ ॥ਤੇਰਾਕੀਆਕਿਰਮਜੰਤੁ॥ਦੇਹਿਤਜ
ਪੀਆਦਿਮੰਤੁ॥੧॥ਗੁਣਆਖਿਵੀਚਾਰੀਮੇਰੀਮਾਇ॥ਹਰਿਜਪਿਹਰਿਕੈਲਗਉ
ਪਾਇ॥੧॥ਰਹਾਉ॥ਗੁਰਪ੍ਰਸਾਦਿਲਾਗੇਨਾਮਸੁਆਦਿ॥ਕਾਹੇਜਨਮੁਗਵਾਵਹੁਵੈ
ਰਿਵਾਦਿ॥੨॥ਗੁਰਿਕਿਰਪਾਕੀਨੀਚੂਕਾਅਭਿਮਾਨੁ॥ਸਹਜਭਾਇਪਾਇਆਹਰਿ
ਨਾਮੁ॥੩॥ਊਤਮੁਊਚਾਸਬਦਕਾਮੁ॥ਨਾਨਕੁਵਖਾਣੈਸਾਚੁਨਾਮੁ॥੪॥੧੩॥ਬਸੰ
ਤੁਮਹਲਾ ੩ ॥ਬਨਸਪਤਿਮਉਲੀਚੜਿਆਬਸੰਤੁ॥ਇਹੁਮਨੁਮਉਲਿ
ਆਸਤਿਗੁਰੂਸੰਗਿ॥੧॥ਤੁਮ੍ਹਸਾਚੁਧਿਆਵਹੁਮੁਗਧਮਨਾ॥ਤਾਂਸੁਖੁਪਾਵਹੁਮੇ
ਰੇਮਨਾ॥੧॥ਰਹਾਉ॥ਇਤੁਮਨਿਮਉਲਿਐਭਇਆਅਨੰਦੁ॥ਅੰਮ੍ਰਿਤਫਲੁ
ਪਾਇਆਨਾਮਗੋਬਿੰਦ॥੨॥ਏਕੋਏਕੁਸਭੁਆਖਿਵਖਾਣੈ॥ਹੁਕਮੁਬੂਝੈਤਾਂਏਕੋ
ਜਾਣੈ॥੩॥ਕਹਤਨਾਨਕੁਹਉਮੈਕਹੈਨਕੋਇ॥ਆਖਣੁਵੇਖਣੁਸਭੁਸਾਹਿਬਤੇਹੋ
ਇ॥੪॥੧੪॥ਬਸੰਤੁਮਹਲਾ ੩ ॥ਸਭਿਜੁਗਤੇਰੇਕੀਤੇਹੋਏ॥ਸਤਿਗੁਰੁ
ਭੇਟੈਮਤਿਬੁਧਿਹੋਏ॥੧॥ਹਰਿਜੀਉਆਪੇਲੈਹੁਮਿਲਾਇ॥ਗੁਰਕੈਸਬਦਿਸਚਿ

ਨਾਮਿਸਮਾਇ॥੧॥ਰਹਾਉ॥ਮਨਿਬਸੰਤੁਹਰੇਸਭਿਲੋਇ॥ਫਲਹਿਫੁਲੀਅਹਿ
ਰਾਮਨਾਮਿਸੁਖੁਹੋਇ॥੨॥ਸਦਾਬਸੰਤੁਗੁਰਸਬਦੁਵੀਚਾਰੇ॥ਰਾਮਨਾਮੁਰਾਖੈਉਰਧਾਰੇ
॥੩॥ਮਨਿਬਸੰਤੁਤਨੁਮਨੁਹਰਿਆਹੋਇ॥ਨਾਨਕਇਹੁਤਨੁਬਿਰਖੁਰਾਮਨਾਮੁਫਲੁ
ਪਾਏਸੋਇ॥੪॥੧੫॥ਬਸੰਤੁਮਹਲਾ੩ ॥ਤਿਨਬਸੰਤੁਜੋਹਰਿਗੁਣਗਾਇ
॥ਪੂਰੈਭਾਗਿਹਰਿਭਗਤਿਕਰਾਇ॥੧॥ਇਸੁਮਨੁਕਉਬਸੰਤੁਕੀਲਗੈਨਸੋਇ॥ਇ
ਹੁਮਨੁਜਲਿਆਦੂਜੈਦੋਇ॥੧॥ਰਹਾਉ॥ਇਹੁਮਨੁਧੰਧੈਬਾਧਾਕਰਮਕਮਾਇ॥ਮਾ
ਇਆਮੂਠਾਸਦਾਬਿਲਲਾਇ॥੨॥ਇਹੁਮਨੁਛੂਟੈਜਾਂਸਤਿਗੁਰੁਭੇਟੈ॥ਜਮਕਾ
ਲਕੀਫਿਰਿਆਵੈਨਫੇਟੈ॥੩॥ਇਹੁਮਨੁਛੂਟਾਗੁਰਿਲੀਆਛਡਾਇ॥ਨਾਨਕਮਾ
ਇਆਮੋਹੁਸਬਦਿਜਲਾਇ॥੪॥੧੬॥ਬਸੰਤੁਮਹਲਾ੩ ॥ਬਸੰਤੁਚੜਿ
ਆਫੂਲੀਬਨਰਾਇ॥ਏਹਿਜੀਅਜੰਤਫੂਲਹਿਹਰਿਚਿਤੁਲਾਇ॥੧॥ਇਨ
ਬਿਧਿਇਹੁਮਨੁਹਰਿਆਹੋਇ॥ਹਰਿਹਰਿਨਾਮੁਜਪੈਦਿਨੁਰਾਤੀਗੁਰਮੁਖਿਹਉਮੈਕ
ਢੈਧੋਇ॥੧॥ਰਹਾਉ॥ਸਤਿਗੁਰਬਾਣੀਸਬਦੁਸੁਣਾਏ॥ਇਹੁਜਗੁਹਰਿਆਸ
ਤਿਗੁਰਭਾਏ॥੨॥ਫਲਫੂਲਲਾਗੇਜਾਂਆਪੇਲਾਏ॥ਮੂਲਿਲਗੈਤਾਂਸਤਿਗੁ
ਰੁਪਾਏ॥੩॥ਆਪਿਬਸੰਤੁਜਗਤੁਸਭੁਵਾੜੀ॥ਨਾਨਕਪੂਰੈਭਾਗਿਭਗਤਿਨਿਰਾਲੀ
॥੪॥੧੭॥

ਬਸੰਤੁਹਿੰਡੋਲਮਹਲਾ੩ ਘਰੁ੨ ੧ੴਸਤਿਗੁਰਪ੍ਰਸਾਦਿ॥

ਗੁਰਕੀਬਾਣੀਵਿਟਹੁਵਾਰਿਆਭਾਈਗੁਰਸਬਦਵਿਟਹੁਬਲਿਜਾਈ॥ਗੁਰੁਸਾ
ਲਾਹੀਸਦਅਪਣਾਭਾਈਗੁਰਚਰਣੀਚਿਤੁਲਾਈ॥੧॥ਮੇਰੇਮਨਰਾਮਨਾਮਿਚਿਤੁ
ਲਾਇ॥ਮਨੁਤਨੁਤੇਰਾਹਰਿਆਹੋਵੈਇਕੁਹਰਿਨਾਮਾਫਲੁਪਾਇ॥੧॥ਰਹਾਉ॥ਗੁਰਿ
ਰਾਖੇਸੇਉਬਰੇਭਾਈਹਰਿਰਸੁਅੰਮ੍ਰਿਤੁਪੀਆਇ॥ਵਿਚਹੁਹਉਮੈਦੁਖੁਉਠਿਗਇ
ਆਭਾਈਸੁਖੁਵੁਠਾਮਨਿਆਇ॥੨॥ਧੁਰਿਆਪੇਜਿਨ੍ਹਾਨੋਬਖਸਿਓਨੁਭਾਈਸਬ
ਦੇਲਇਅਨੁਮਿਲਾਇ॥ਧੂੜਿਤਿਨਕੀਅਘੁਲੀਐਭਾਈਸਤਸੰਗਤਿਮੇਲਿਮਿ
ਲਾਇ॥੩॥ਆਪਿਕਰਾਏਕਰੇਆਪਿਭਾਈਜਿਨਿਹਰਿਆਕੀਆਸਭੁਕੋਇ॥

ਨਕਮਨਿਤਨਿਸੁਖੁਸਦਵਸੈਭਾਈਸਬਦਿਮਿਲਾਵਾਹੋਇ॥੪॥੧॥੧੮॥੧੨॥ ੬੭੧
੧੮॥੩੦॥

ਰਾਗੁਬਸੰਤੁਮਹਲਾ੪ ਘਰੁ੧ ਇਕਤੁਕੇ॥ ੧ੴਸਤਿਗੁਰਪ੍ਰਸਾਦਿ॥

ਜਿਉਪਸਰੀਸੂਰਜਕਿਰਣਿਜੋਤਿ॥ਤਿਉਘਟਿਘਟਿਰਮਈਆਓਤਿਪੋਤਿ॥੧॥
ਏਕੋਹਰਿਰਵਿਆਸ੍ਰਬਥਾਇ॥ਗੁਰਸਬਦੀਮਿਲੀਐਮੇਰੀਮਾਇ॥੧॥ਰਹਾਉ॥
ਘਟਿਘਟਿਅੰਤਰਿਏਕੋਹਰਿਸੋਇ॥ਗੁਰਿਮਿਲਿਐਇਕੁਪ੍ਰਗਟੁਹੋਇ॥੨॥ਏ
ਕੋਏਕੁਰਹਿਆਭਰਿਪੂਰਿ॥ਸਾਕਤਨਰਲੋਭੀਜਾਣਹਿਦੂਰਿ॥੩॥ਏਕੋਏਕੁਵਰਤੈ
ਹਰਿਲੋਇ॥ਨਾਨਕਹਰਿਏਕੋਕਰੇਸੁਹੋਇ॥੪॥੧॥ਬਸੰਤੁਮਹਲਾ੪ ॥
ਰੈਣਿਦਿਵਸੁਦੁਇਸਦੇਪਏ॥ਮਨਹਰਿਸਿਮਰਹੁਅੰਤਿਸਦਾਰਖਿਲਏ॥੧॥
ਹਰਿਹਰਿਚੇਤਿਸਦਾਮਨਮੇਰੇ॥ਸਭੁਆਲਸੁਦੂਖਭੰਜਿਪ੍ਰਭੁਪਾਇਆਗੁਰਮਤਿ
ਗਾਵਹੁਗੁਣਪ੍ਰਭਕੇਰੇ॥੧॥ਰਹਾਉ॥ਮਨਮੁਖਫਿਰਿਫਿਰਿਹਉਮੈਮੁਏ॥ਕਾਲਿ
ਦੈਤਿਸੰਘਾਰੇਜਮਪੁਰਿਗਏ॥੨॥ਗੁਰਮੁਖਿਹਰਿਹਰਿਹਰਿਲਿਵਲਾਗੇ॥ਜਨਮ
ਮਰਣਦੋਊਦੁਖਭਾਗੇ॥੩॥ਭਗਤਿਜਨਾਕਉਹਰਿਕਿਰਪਾਧਾਰੀ॥ਗੁਰੁਨਾਨਕੁ
ਤੁਠਾਮਿਲਿਆਬਨਵਾਰੀ॥੪॥੨॥

ਬਸੰਤੁਹਿੰਡੋਲਮਹਲਾ੪ ਘਰੁ੨ ੧ੴਸਤਿਗੁਰਪ੍ਰਸਾਦਿ॥

ਰਾਮਨਾਮੁਰਤਨਕੋਠੜੀਗੜਮੰਦਰਿਏਕਲੁਕਾਨੀ॥ਸਤਿਗੁਰੁਮਿਲੈਤਖੋਜੀਐ
ਮਿਲਿਜੋਤੀਜੋਤਿਸਮਾਨੀ॥੧॥ਮਾਧੋਸਾਧੂਜਨਦੇਹੁਮਿਲਾਇ॥ਦੇਖਤਦਰਸੁਪਾ
ਪਸਭਿਨਾਸਹਿਪਵਿਤ੍ਰਪਰਮਪਦੁਪਾਇ॥੧॥ਰਹਾਉ॥ਪੰਚਚੋਰਮਿਲਿਲਾਗੇਨ
ਗਰੀਆਰਾਮਨਾਮਧਨੁਹਿਰਿਆ॥ਗੁਰਮਤਿਖੋਜਪਰੇਤਬਪਕਰੇਧਨੁਸਾਬਤੁਰਾ
ਸਿਉਬਰਿਆ॥੨॥ਪਾਖੰਡਭਰਮਉਪਾਵਕਰਿਥਾਕੇਰਿਦਅੰਤਰਿਮਾਇਆਮਾ
ਇਆ॥ਸਾਧੂਪੁਰਖੁਪੁਰਖਪਤਿਪਾਇਆਅਗਿਆਨਅੰਧੇਰੁਗਵਾਇਆ॥
੩॥ਜਗੰਨਾਥਜਗਦੀਸਗੁਸਾਈਕਰਿਕਿਰਪਾਸਾਧੁਮਿਲਾਵੈ॥ਨਾਨਕਸਾਂਤਿ
ਹੋਵੈਮਨਅੰਤਰਿਨਿਤਹਿਰਦੈਹਰਿਗੁਣਗਾਵੈ॥੪॥੧॥੩॥ਬਸੰਤੁਹਿੰਡੋਲ

ਮਹਲਾ ੪ ॥ ਤੁਮਵਡਪੁਰਖਵਡਅਗਮਗੁਸਾਈਹਮਕੀਰੇਕਿਰਮਤੁਮਨਛੇ
॥ ਹਰਿਦੀਨਦਇਆਲਕਰਹੁਪ੍ਰਭਕਿਰਪਾਗੁਰਸਤਿਗੁਰਚਰਣਹਮਬਨਛੇ ॥੧॥
ਗੋਬਿੰਦਜੀਉਸਤਸੰਗਤਿਮੇਲਿਕਰਿਕ੍ਰਿਪਛੇ ॥ ਜਨਮਜਨਮਕੇਕਿਲਵਿਖਮਲੁ
ਭਰਿਆਮਿਲਿਸੰਗਤਿਕਰਿਪ੍ਰਭੁਹਨਛੇ ॥੧॥ ਰਹਾਉ ॥ ਤੁਮਰਾਜਨੁਜਾਤਿਅਵਿ
ਜਾਤਾਹਰਿਜਪਿਓਪਤਿਤਪਵੀਛੇ ॥ ਹਰਿਕੀਓਸਗਲਭਵਨਤੇਊਪਰਿਹਰਿਸੋਭਾ
ਹਰਿਪ੍ਰਭਦਿਨਛੇ ॥੨॥ ਜਾਤਿਅਜਾਤਿਕੋਈਪ੍ਰਭਧਿਆਵੈਸਭਿਪੂਰੇਮਾਨਸਤਿ
ਨਛੇ ॥ ਸੇਧੰਨਿਵਡੇਵਡਪੂਰੇਹਰਿਜਨਜਿਨਹਰਿਧਾਰਿਓਹਰਿਉਰਛੇ ॥੩॥ ਹਮ
ਢੀਢੇਢੀਮਬਹੁਤੁਅਤਿਭਾਰੀਹਰਿਧਾਰਿਕ੍ਰਿਪਾਪ੍ਰਭਮਿਲਛੇ ॥ ਜਨਨਾਨਕਗੁਰੁ
ਪਾਇਆਹਰਿਤੂਠੇਹਮਕੀਏਪਤਿਤਪਵੀਛੇ ॥੪॥੨॥੪॥ ਬਸੰਤੁਹਿੰਡੋਲਮਹ
ਲਾ ੪ ॥ ਮੇਰਾਇਕੁਖਿਨੁਮਨੂਆਰਹਿਨਸਕੈਨਿਤਹਰਿਹਰਿਨਾਮਰਸਿਗੀਧੇ ॥
ਜਿਉਬਾਰਿਕੁਰਸਕਿਪਰਿਓਥਨਿਮਾਤਾਥਨਿਕਾਢੇਬਿਲਲਬਿਲੀਧੇ ॥੧॥ ਗੋਬਿੰ
ਦਜੀਉਮੇਰੇਮਨਤਨਨਾਮਹਰਿਬੀਧੇ ॥ ਵਡੈਭਾਗਿਗੁਰੁਸਤਿਗੁਰੁਪਾਇਆਵਿਚਿਕਾ
ਇਆਨਗਰਹਰਿਸੀਧੇ ॥੧॥ ਰਹਾਉ ॥ ਜਨਕੇਸਾਸਸਾਸਹੈਜੇਤੇਹਰਿਬਿਰਹਿਪ੍ਰਭੂ
ਹਰਿਬੀਧੇ ॥ ਜਿਉਜਲਕਮਲਪ੍ਰੀਤਿਅਤਿਭਾਰੀਬਿਨੁਜਲਦੇਖੇਸੁਕਲੀਧੇ ॥
੨॥ ਜਨਜਪਿਓਨਾਮੁਨਿਰੰਜਨੁਨਰਹਰਿਉਪਦੇਸਿਗੁਰੂਹਰਿਪ੍ਰੀਧੇ ॥ ਜਨਮਜਨਮਕੀ
ਹਉਮੈਮਲੁਨਿਕਸੀਹਰਿਅੰਮ੍ਰਿਤਿਹਰਿਜਲਿਨੀਧੇ ॥੩॥ ਹਮਰੇਕਰਮਨਬਿਚਰ
ਹੁਠਾਕੁਰਤੁਮਪੈਜਰਖਹੁਅਪਨੀਧੇ ॥ ਹਰਿਭਾਵੈਸੁਣਿਬਿਨਉਬੇਨਤੀਜਨਨਾ
ਨਕਸਰਣਿਪਵੀਧੇ ॥੪॥੩॥੫॥ ਬਸੰਤੁਹਿੰਡੋਲਮਹਲਾ ੪ ॥ ਮਨੁਖਿਨੁ
ਖਿਨੁਭਰਮਿਭਰਮਿਬਹੁਧਾਵੈਤਿਲੁਘਰਿਨਹੀਵਾਸਾਪਾਈਐ ॥ ਗੁਰਿਅੰਕਸੁਸ
ਬਦੁਦਾਰੂਸਿਰਿਧਾਰਿਓਘਰਿਮੰਦਰਿਆਣਿਵਸਾਈਐ ॥੧॥ ਗੋਬਿੰਦਜੀਉਸ
ਤਸੰਗਤਿਮੇਲਿਹਰਿਧਿਆਈਐ ॥ ਹਉਮੈਰੋਗੁਗਇਆਸੁਖੁਪਾਇਆਹਰਿਸ
ਹਜਿਸਮਾਧਿਲਗਾਈਐ ॥੧॥ ਰਹਾਉ ॥ ਘਰਿਰਤਨਲਾਲਬਹੁਮਾਣਕਲਾਦੇ
ਮਨੁਭ੍ਰਮਿਆਲਹਿਨਸਕਾਈਐ ॥ ਜਿਉਓਡਾਕੂਪੁਗੁਹਜਖਿਨਕਾਢੈਤਿਉਸਤਿ

ਗੁਰਿਵਸਤੁਲਹਾਈਐ ॥੨॥ ਜਿਨਐਸਾਸਤਿਗੁਰੁਸਾਧੁਨਪਾਇਆਤੇਧ੍ਰਿਗੁਧ੍ਰਿਗੁ
ਨਰਜੀਵਾਈਐ ॥ ਜਨਮੁਪਦਾਰਥੁਪੁੰਨਿਫਲੁਪਾਇਆਕਉਡੀਬਦਲੈਜਾਈਐ ॥
੩॥ ਮਧੁਸੂਦਨਹਰਿਧਾਰਿਪ੍ਰਭਕਿਰਪਾਕਰਿਕਿਰਪਾਗੁਰੂਮਿਲਾਈਐ ॥ ਜਨਨਾਨਕ
ਨਿਰਬਾਣਪਦੁਪਾਇਆਮਿਲਿਸਾਧੂਹਰਿਗੁਣਗਾਈਐ ॥੪॥੪॥੬॥ ਬਸੰਤੁ
ਹਿੰਡੋਲਮਹਲਾ ੪ ॥ ਆਵਣਜਾਣੁਭਇਆਦੁਖੁਬਿਖਿਆਦੇਹਮਨਮੁ
ਖਸੁੰਞੀਸੁੰਞੁ ॥ ਰਾਮਨਾਮੁਖਿਨੁਪਲੁਨਹੀਚੇਤਿਆਜਮਪਕਰੇਕਾਲਿਸਲੁੰਞੁ ॥੧॥
ਗੋਬਿੰਦਜੀਉਬਿਖੁਹਉਮੈਮਮਤਾਮੁੰਞੁ ॥ ਸਤਸੰਗਤਿਗੁਰਕੀਹਰਿਪਿਆਰੀਮਿਲਿ
ਸੰਗਤਿਹਰਿਰਸੁਭੁੰਞੁ ॥੧॥ ਰਹਾਉ ॥ ਸਤਸੰਗਤਿਸਾਧਦਇਆਕਰਿਮੇਲਹੁਸਰਣਾ
ਗਤਿਸਾਧੂਪੰਞੁ ॥ ਹਮਡੁਬਦੇਪਾਥਰਕਾਢਿਲੇਹੁਪ੍ਰਭਤੁਮਦੀਨਦਇਆਲਦੁਖਭੰ
ਞੁ ॥੨॥ ਹਰਿਉਸਤਤਿਧਾਰਹੁਰਿਦਅੰਤਰਿਸੁਆਮੀਸਤਸੰਗਤਿਮਿਲਿਬੁਧਿਲੰ
ਞੁ ॥ ਹਰਿਨਾਮੈਹਮਪ੍ਰੀਤਿਲਗਾਨੀਹਮਹਰਿਵਿਟਹੁਘੁਮਿਵੰਞੁ ॥੩॥ ਜਨਕੇਪੂਰਿਮ
ਨੋਰਥਹਰਿਪ੍ਰਭਹਰਿਨਾਮੁਦੇਵਹੁਹਰਿਲੰਞੁ ॥ ਜਨਨਾਨਕਮਨਿਤਨਿਅਨਦੁਭਇਆ
ਹੈਗੁਰਿਮੰਤ੍ਰੁਦੀਓਹਰਿਭੰਞੁ ॥੪॥੫॥੭॥੩੭॥
ਬਸੰਤੁਮਹਲਾ ੫ ਘਰੁ ੧ ਦੁਤੁਕੇ ॥ ੴਸਤਿਗੁਰਪ੍ਰਸਾਦਿ ॥
ਗੁਰੁਸੇਵਉਕਰਿਨਮਸਕਾਰ ॥ ਆਜੁਹਮਾਰੈਮੰਗਲਚਾਰ ॥ ਆਜੁਹਮਾਰੈਮਹਾਅਨੰ
ਦ ॥ ਚਿੰਤਲਥੀਭੇਟੇਗੋਬਿੰਦ ॥੧॥ ਆਜੁਹਮਾਰੈਗ੍ਰਿਹਿਬਸੰਤ ॥ ਗੁਨਗਾਏਪ੍ਰਭਤੁ
ਮਬੇਅੰਤ ॥੧॥ ਰਹਾਉ ॥ ਆਜੁਹਮਾਰੈਬਨੇਫਾਗ ॥ ਪ੍ਰਭਸੰਗੀਮਿਲਿਖੇਲਨਲਾ
ਗ ॥ ਹੋਲੀਕੀਨੀਸੰਤਸੇਵ ॥ ਰੰਗੁਲਾਗਾਅਤਿਲਾਲਦੇਵ ॥੨॥ ਮਨੁਤਨੁਮਉਲਿ
ਓਅਤਿਅਨੂਪ ॥ ਸੂਕੈਨਾਹੀਛਾਵਧੂਪ ॥ ਸਗਲੀਰੂਤੀਹਰਿਆਹੋਇ ॥ ਸਦਬਸੰਤ
ਗੁਰਮਿਲੇਦੇਵ ॥੩॥ ਬਿਰਖੁਜਮਿਓਹੈਪਾਰਜਾਤ ॥ ਫੂਲਲਗੇਫਲਰਤਨਭਾਂਤਿ ॥
ਤ੍ਰਿਪਤਿਅਘਾਨੇਹਰਿਗੁਣਹਗਾਇ ॥ ਜਨਨਾਨਕਹਰਿਹਰਿਹਰਿਧਿਆਇ ॥੪॥
੧॥ ਬਸੰਤੁਮਹਲਾ ੫ ॥ ਹਟਵਾਣੀਧਨਮਾਲਹਾਟੁਕੀਤੁ ॥ ਜੂਆਰੀਜੂਏਮਾ
ਹਿਚੀਤੁ ॥ ਅਮਲੀਜੀਵੈਅਮਲੁਖਾਇ ॥ ਤਿਉਹਰਿਜਨੁਜੀਵੈਹਰਿਧਿਆਇ ॥

੧॥ਆਪਨੈਰੰਗਿਸਭੁਕੋਰਚੈ॥ਜਿਤੁਪ੍ਰਭਿਲਾਇਆਤਿਤੁਤਿਤੁਲਗੈ॥੧॥ਰਹਾਉ॥
ਮੇਘਸਮੈਮੋਰਨਿਰਤਿਕਾਰ॥ਚੰਦਦੇਖਿਬਿਗਸਹਿਕਉਲਾਰ॥ਮਾਤਾਬਾਰਿਕਦੇਖਿਅ
ਨੰਦ॥ਤਿਉਹਰਿਜਨਜੀਵਹਿਜਪਿਗੋਬਿੰਦ॥੨॥ਸਿੰਘਰੁਚੈਸਦਭੋਜਨੁਮਾਸ॥ਰਣੁਦੇ
ਖਿਸੂਰੇਚਿਤਉਲਾਸ॥ਕਿਰਪਨਕਉਅਤਿਧਨਪਿਆਸ॥ਹਰਿਜਨਕਉਹਰਿਹਰਿਆ
ਧਾਰ॥੩॥ਸਰਬਰੰਗਇਕਰੰਗਮਾਹਿ॥ਸਰਬਸੁਖਾਸੁਖਹਰਿਕੈਨਾਇ॥ਤਿਸਹਿਪਰਾ
ਪਤਿਇਹੁਨਿਧਾਨੁ॥ਨਾਨਕਗੁਰੁਜਿਸੁਕਰੈਦਾਨੁ॥੪॥੨॥ਬਸੰਤੁਮਹਲਾ ੫
॥ਤਿਸੁਬਸੰਤੁਜਿਸੁਪ੍ਰਭੁਕ੍ਰਿਪਾਲੁ॥ਤਿਸੁਬਸੰਤੁਜਿਸੁਗੁਰੁਦਇਆਲੁ॥ਮੰਗਲੁ
ਤਿਸਕੈਜਿਸੁਏਕੁਕਾਮੁ॥ਤਿਸੁਸਦਬਸੰਤੁਜਿਸੁਰਿਦੈਨਾਮੁ॥੧॥ਗ੍ਰਿਹਿਤਾਕੇਬਸੰਤੁ
ਗਨੀ॥ਜਾਕੈਕੀਰਤਨੁਹਰਿਧੁਨੀ॥੧॥ਰਹਾਉ॥ਪ੍ਰੀਤਿਪਾਰਬ੍ਰਹਮਮਉਲਿਮਨਾ॥ਗਿ
ਆਨੁਕਮਾਈਐਪੂਛਿਜਨਾਂ॥ਸੋਤਪਸੀਜਿਸੁਸਾਧਸੰਗੁ॥ਸਦਧਿਆਨੀਜਿਸੁਗੁ
ਰਹਿਰੰਗੁ॥੨॥ਸੇਨਿਰਭਉਜਿਨਭਉਪਾਇਆ॥ਸੋਸੁਖੀਆਜਿਸੁਭ੍ਰਮੁਗਇਆ॥
ਸੋਇਕਾਂਤੀਜਿਸੁਰਿਦਾਥਾਇ॥ਸੋਈਨਿਹਚਲੁਸਾਚਠਾਇ॥੩॥ਏਕਾਖੋਜੈਏਕ
ਪ੍ਰੀਤਿ॥ਦਰਸਨਪਰਸਨਹੀਤਚੀਤਿ॥ਹਰਿਰੰਗਰੰਗਾਸਹਜਮਾਣੁ॥ਨਾਨਕਦਾਸਤਿਸੁ
ਜਨਕੁਰਬਾਣੁ॥੪॥੩॥ਬਸੰਤੁਮਹਲਾ ੫ ॥ਜੀਅਪ੍ਰਾਣਤੁਮਪਿੰਡਦੀਨ॥
ਮੁਗਧਸੁੰਦਰਧਾਰਿਜੋਤਿਕੀਨ॥ਸਭਿਜਾਚਿਕਪ੍ਰਭਤੁਮਦਇਆਲ॥ਨਾਮੁਜਪ
ਤਹੋਵਤਨਿਹਾਲ॥੧॥ਮੇਰੇਪ੍ਰੀਤਮਕਾਰਣਕਰਣਜੋਗ॥ਹਉਪਾਵਉਤੁਮਤੇਸਗਲਥੋ
ਕ॥੧॥ਰਹਾਉ॥ਨਾਮੁਜਪਤਹੋਵਤਉਧਾਰ॥ਨਾਮੁਜਪਤਸੁਖਸਹਜਸਾਰ॥ਨਾਮੁਜ
ਪਤਪਤਿਸੋਭਾਹੋਇ॥ਨਾਮੁਜਪਤਬਿਘਨੁਨਾਹੀਕੋਇ॥੨॥ਜਾਕਾਰਣਿਇਹਦੁਲ
ਭਦੇਹ॥ਸੋਬੋਲੁਮੇਰੇਪ੍ਰਭੂਦੇਹਿ॥ਸਾਧਸੰਗਤਿਮਹਿਇਹੁਬਿਸ੍ਰਾਮੁ॥ਸਦਾਰਿਦੈ
ਜਪੀਪ੍ਰਭਤੇਰੋਨਾਮੁ॥੩॥ਤੁਝਬਿਨੁਦੂਜਾਕੋਇਨਾਹਿ॥ਸਭੁਤੇਰੋਖੇਲੁਤੁਝਮਹਿਸ
ਮਾਹਿ॥ਜਿਉਭਾਵੈਤਿਉਰਾਖਿਲੇ॥ਸੁਖੁਨਾਨਕਪੂਰਾਗੁਰੁਮਿਲੇ॥੪॥੪॥ਬਸੰਤੁਮ
ਹਲਾ ੫ ॥ਪ੍ਰਭਪ੍ਰੀਤਮਮੇਰੈਸੰਗਿਰਾਇ॥ਜਿਸਹਿਦੇਖਿਹਉਜੀਵਾਮਾਇ॥
ਜਾਕੈਸਿਮਰਨਿਦੁਖੁਨਹੋਇ॥ਕਰਿਦਇਆਮਿਲਾਵਹੁਤਿਸਹਿਮੋਹਿ॥੧॥ਮੇਰੇਪ੍ਰੀ

ਤਮਪ੍ਰਾਨਅਧਾਰਮਨ॥ਜੀਉਪ੍ਰਾਨਸਭੁਤੇਰੋਧਨ॥੧॥ਰਹਾਉ॥ਜਾਕਉਖੋਜਹਿਸੁਰਿ
ਨਰਦੇਵ॥ਮੁਨਿਜਨਸੇਖਨਲਹਹਿਭੇਵ॥ਜਾਕੀਗਤਿਮਿਤਿਕਹੀਨਜਾਇ॥ਘ ੬੦੯
ਟਿਘਟਿਘਟਿਘਟਿਰਹਿਆਸਮਾਇ॥੨॥ਜਾਕੇਭਗਤਆਨੰਦਮੈ॥ਜਾਕੇਭਗ
ਤਕਉਨਾਹੀਖੈ॥ਜਾਕੇਭਗਤਕਉਨਾਹੀਭੈ॥ਜਾਕੇਭਗਤਕਉਸਦਾਜੈ॥੩॥ਕਉ
ਨਉਪਮਾਤੇਰੀਕਹੀਜਾਇ॥ਸੁਖਦਾਤਾਪ੍ਰਭੁਰਹਿਓਸਮਾਇ॥ਨਾਨਕੁਜਾਚੈਏਕੁ
ਦਾਨੁ॥ਕਰਿਕਿਰਪਾਮੋਹਿਦੇਹੁਨਾਮੁ॥੪॥੫॥ਬਸੰਤੁਮਹਲਾ ੫ ॥ਮਿ
ਲਿਪਾਣੀਜਿਉਹਰੇਬੂਟ॥ਸਾਧਸੰਗਤਿਤਿਉਹਉਮੈਛੂਟ॥ਜੈਸੀਦਾਸੇਧੀਰਮੀ
ਰ॥ਤੈਸੇਉਧਾਰਨਗੁਰਹਪੀਰ॥੧॥ਤੁਮਦਾਤੇਪ੍ਰਭਦੇਨਹਾਰ॥ਨਿਮਖਨਿਮਖਤਿ
ਸੁਨਮਸਕਾਰ॥੧॥ਰਹਾਉ॥ਜਿਸਹਿਪਰਾਪਤਿਸਾਧਸੰਗੁ॥ਤਿਸੁਜਨਲਾਗਾਪਾ
ਰਬ੍ਰਹਮਰੰਗੁ॥ਤੇਬੰਧਨਤੇਭਏਮੁਕਤਿ॥ਭਗਤਅਰਾਧਹਿਜੋਗਜੁਗਤਿ॥੨॥
ਨੇਤ੍ਰਸੰਤੋਖੇਦਰਸੁਪੇਖਿ॥ਰਸਨਾਗਾਏਗੁਣਅਨੇਕ॥ਤ੍ਰਿਸਨਾਬੂਝੀਗੁਰਪ੍ਰਸਾਦਿ
॥ਮਨੁਆਘਾਨਾਹਰਿਰਸਹਿਸੁਆਦਿ॥੩॥ਸੇਵਕੁਲਾਗੋਚਰਨਸੇਵ॥ਆ
ਦਿਪੁਰਖਅਪਰੰਪਰਦੇਵ॥ਸਗਲਉਧਾਰਣਤੇਰੋਨਾਮੁ॥ਨਾਨਕਪਾਇਓਇ
ਹੁਨਿਧਾਨੁ॥੪॥੬॥ਬਸੰਤੁਮਹਲਾ ੫ ॥ਤੁਮਬਡਦਾਤੇਦੇਰਹੇ॥ਜੀਅ
ਪ੍ਰਾਣਮਹਿਰਵਿਰਹੇ॥ਦੀਨੇਸਗਲੇਭੋਜਨਖਾਨ॥ਮੋਹਿਨਿਰਗੁਨਇਕੁਗੁਨੁਨ
ਜਾਨ॥੧॥ਹਉਕਛੂਨਜਾਨਉਤੇਰੀਸਾਰ॥ਤੂੰਕਰਿਗਤਿਮੇਰੀਪ੍ਰਭਦਇਆਰ॥੧॥
ਰਹਾਉ॥ਜਾਪਨਤਾਪਨਕਰਮਕੀਤਿ॥ਆਵੈਨਾਹੀਕਛੂਰੀਤਿ॥ਮਨਮਹਿਰਾਖਉ
ਆਸਏਕ॥ਨਾਮਤੇਰੇਕੀਤਰਉਟੇਕ॥੨॥ਸਰਬਕਲਾਪ੍ਰਭਤੁਮਪ੍ਰਬੀਨ॥ਅੰਤੁਨ
ਪਾਵਹਿਜਲਹਿਮੀਨ॥ਅਗਮਅਗਮਊਚਹਤੇਊਚ॥ਹਮਥੋਰੇਤੁਮਬਹੁਤਮੂ
ਚ॥੩॥ਜਿਨਤੂੰਧਿਆਇਆਸੇਗਨੀ॥ਜਿਨਤੂੰਪਾਇਆਸੇਧਨੀ॥ਜਿਨਿਤੂ
ਸੇਵਿਆਸੁਖੀਸੇ॥ਸੰਤਸਰਣਿਨਾਨਕਪਰੇ॥੪॥੭॥ਬਸੰਤੁਮਹਲਾ ੫
॥ਤਿਸੁਤੂਸੇਵਿਜਿਨਿਤੂਕੀਆ॥ਤਿਸੁਅਰਾਧਿਜਿਨਿਜੀਉਦੀਆ॥ਤਿਸਕਾ
ਚਾਕਰੁਹੋਹਿਫਿਰਿਡਾਨੁਨਲਾਗੈ॥ਤਿਸਕੀਕਰਿਪੋਤਦਾਰੀਫਿਰਿਦੂਖੁਨਲਾਗੈ॥

੧॥ਏਵਡਭਾਗਹੋਹਿਜਿਸੁਪ੍ਰਾਣੀ॥ਸੋਪਾਏਇਹੁਪਦੁਨਿਰਬਾਣੀ॥੧॥ਰਹਾਉ॥ਦੂਜੀ
ਸੇਵਾਜੀਵਨੁਬਿਰਥਾ॥ਕਛੂਨਹੋਈਹੈਪੂਰਨਅਰਥਾ॥ਮਾਣਸਸੇਵਾਖਰੀਦੁਹੇਲੀ॥
ਸਾਧਕੀਸੇਵਾਸਦਾਸੁਹੇਲੀ॥੨॥ਜੇਲੋੜਹਿਸਦਾਸੁਖੁਭਾਈ॥ਸਾਧੂਸੰਗਤਿਗੁਰ
ਹਿਬਤਾਈ॥ਊਹਾਜਪੀਐਕੇਵਲਨਾਮ॥ਸਾਧੂਸੰਗਤਿਪਾਰਗਰਾਮ॥੩॥ਸਗਲ
ਤਤਮਹਿਤਤੁਗਿਆਨੁ॥ਸਰਬਧਿਆਨਮਹਿਏਕੁਧਿਆਨੁ॥ਹਰਿਕੀਰਤਨਮਹਿ
ਊਤਮਧੁਨਾ॥ਨਾਨਕਗੁਰਮਿਲਿਗਾਇਗੁਨਾ॥੪॥੮॥ਬਸੰਤੁਮਹਲਾ੫
॥ਜਿਸੁਬੋਲਤਮੁਖੁਪਵਿਤੁਹੋਇ॥ਜਿਸੁਸਿਮਰਤਨਿਰਮਲਹੈਸੋਇ॥ਜਿਸੁਅ
ਰਾਧੇਜਮੁਕਿਛੁਨਕਹੈ॥ਜਿਸਕੀਸੇਵਾਸਭੁਕਿਛੁਲਹੈ॥੧॥ਰਾਮਰਾਮਬੋਲਿਰਾਮ
ਰਾਮ॥ਤਿਆਗਹੁਮਨਕੇਸਗਲਕਾਮ॥੧॥ਰਹਾਉ॥ਜਿਸਕੇਧਾਰੇਧਰਣਿਅਕਾ
ਸੁ॥ਘਟਿਘਟਿਜਿਸਕਾਹੈਪ੍ਰਗਾਸੁ॥ਜਿਸੁਸਿਮਰਤਪਤਿਤਪੁਨੀਤਹੋਇ॥ਅੰ
ਤਿਕਾਲਿਫਿਰਿਫਿਰਿਨਰੋਇ॥੨॥ਸਗਲਧਰਮਮਹਿਊਤਮਧਰਮ॥ਕਰਮ
ਕਰਤੂਤਿਕੈਊਪਰਿਕਰਮ॥ਜਿਸਕਉਚਾਹਹਿਸੁਰਿਨਰਦੇਵ॥ਸੰਤਸਭਾਕੀਲਗ
ਹੁਸੇਵ॥੩॥ਆਦਿਪੁਰਖਿਜਿਸੁਕੀਆਦਾਨੁ॥ਤਿਸਕਉਮਿਲਿਆਹਰਿਨਿਧਾਨੁ॥
ਤਿਸਕੀਗਤਿਮਿਤਿਕਹੀਨਜਾਇ॥ਨਾਨਕਜਨਹਰਿਹਰਿਧਿਆਇ॥੪॥੯॥
ਬਸੰਤੁਮਹਲਾ੫ ॥ਮਨਤਨਭੀਤਰਿਲਾਗੀਪਿਆਸ॥ਗੁਰਿਦਇਆ
ਲਿਪੂਰੀਮੇਰੀਆਸ॥ਕਿਲਵਿਖਕਾਟੇਸਾਧਸੰਗਿ॥ਨਾਮੁਜਪਿਓਹਰਿਨਾਮਰੰ
ਗਿ॥੧॥ਗੁਰਪਰਸਾਦਿਬਸੰਤੁਬਨਾ॥ਚਰਨਕਮਲਹਿਰਦੈਉਰਿਧਾਰੇਸਦਾਸਦ
ਹਰਿਜਸੁਸੁਨਾ॥੧॥ਰਹਾਉ॥ਸਮਰਥੁਸੁਆਮੀਕਾਰਣਕਰਣ॥ਮੋਹਿਅਨਾਥਪ੍ਰਭ
ਤੇਰੀਸਰਣ॥ਜੀਅਜੰਤਤੇਰੈਆਧਾਰਿ॥ਕਰਿਕਿਰਪਾਪ੍ਰਭਲੇਹਿਨਿਸਤਾਰਿ॥੨॥
ਭਵਖੰਡਨਦੁਖਨਾਸਦੇਵ॥ਸੁਰਿਨਰਮੁਨਿਜਨਤਾਕੀਸੇਵ॥ਧਰਣਿਅਕਾਸੁਜਾਕੀ
ਕਲਾਮਾਹਿ॥ਤੇਰਾਦੀਆਸਭਿਜੰਤਖਾਹਿ॥੩॥ਅੰਤਰਜਾਮੀਪ੍ਰਭਦਇਆਲ॥
ਅਪਣੇਦਾਸਕਉਨਦਰਿਨਿਹਾਲਿ॥ਕਰਿਕਿਰਪਾਮੋਹਿਦੇਹੁਦਾਨੁ॥ਜਪਿਜੀਵੈ
ਨਾਨਕੁਤੇਰੋਨਾਮੁ॥੪॥੧੦॥ਬਸੰਤੁਮਹਲਾ੫ ॥ਰਾਮਰੰਗਿਸਭਗਏਪਾ

ਪ॥ਰਾਮਜਪਤਕਛੁਨਹੀਸੰਤਾਪ॥ਗੋਬਿੰਦਜਪਤਸਭਿਮਿਟੇਅੰਧੇਰ॥ਹਰਿਸਿਮਰਤਕ
ਛੁਨਾਹਿਫੇਰ॥੧॥ਬਸੰਤੁਹਮਾਰੈਰਾਮਰੰਗੁ॥ਸੰਤਜਨਾਸਿਉਸਦਾਸੰਗੁ॥੧॥ਰਹਾਉ॥ਸੰ ੬੧੦
ਤਜਨੀਕੀਆਉਪਦੇਸੁ॥ਜਹਗੋਬਿੰਦਭਗਤੁਸੋਧੰਨਿਦੇਸੁ॥ਹਰਿਭਗਤਿਹੀਨਉਦਿ
ਆਨਥਾਨੁ॥ਗੁਰਪ੍ਰਸਾਦਿਘਟਿਘਟਿਪਛਾਨੁ॥੨॥ਹਰਿਕੀਰਤਨਰਸਿਭੋਗਰੰਗੁ॥ਮ
ਨਪਾਪਕਰਤਤੂਸਦਾਸੰਗੁ॥ਨਿਕਟਿਪੇਖੁਪ੍ਰਭੁਕਰਣਹਾਰ॥ਈਤਊਤਪ੍ਰਭਕਾਰਜਸਾਰ॥
੩॥ਚਰਨਕਮਲਸਿਉਲਗੋਧਿਆਨੁ॥ਕਰਿਕਿਰਪਾਪ੍ਰਭਕੀਨੋਦਾਨੁ॥ਤੇਰਿਆਸੰਤਜ
ਨਾਕੀਬਾਛਉਧੂਰਿ॥ਜਪਿਨਾਨਕਸੁਆਮੀਸਦਹਜੂਰਿ॥੪॥੧੧॥ਬਸੰਤੁਮਹਲਾ੫
॥ਸਚੁਪਰਮੇਸਰੁਨਿਤਨਵਾ॥ਗੁਰਕਿਰਪਾਤੇਨਿਤਚਵਾ॥ਪ੍ਰਭਰਖਵਾਲੇਮਾ
ਈਬਾਪਾ॥ਜਾਕੈਸਿਮਰਣਿਨਹੀਸੰਤਾਪਾ॥੧॥ਖਸਮੁਧਿਆਈਇਕਮਨਿਇਕਭਾ
ਇ॥ਗੁਰਪੂਰੇਕੀਸਦਾਸਰਣਾਈਸਾਚੈਸਾਹਿਬਿਰਖਿਆਕੰਠਿਲਾਇ॥੧॥ਰਹਾਉ॥
ਅਪਣੇਜਨਪ੍ਰਭਿਆਪਿਰਖੇ॥ਦੁਸਟਦੂਤਸਭਿਭ੍ਰਮਿਥਕੇ॥ਬਿਨੁਗੁਰਸਾਚੇਨਹੀਜ
ਾਇ॥ਦੁਖੁਦੇਸਿਦਿਸੰਤਰਿਰਹੇਧਾਇ॥੨॥ਕਿਰਤੁਓਨਾਕਾਮਿਟਸਿਨਾਹਿ॥ਓਇਅ
ਪਣਾਬੀਜਿਆਆਪਿਖਾਹਿ॥ਜਨਕਾਰਖਵਾਲਾਆਪਿਸੋਇ॥ਜਨਕਉਪਹੁਚਿ
ਨਸਕਸਿਕੋਇ॥੩॥ਪ੍ਰਭਿਦਾਸਰਖੇਕਰਿਜਤਨੁਆਪਿ॥ਅਖੰਡਪੂਰਨਜਾਕੋਪ੍ਰਤ
ਾਪੁ॥ਗੁਣਗੋਬਿੰਦਨਿਤਰਸਨਗਾਇ॥ਨਾਨਕੁਜੀਵੈਹਰਿਚਰਣਧਿਆਇ॥੪॥
੧੨॥ਬਸੰਤੁਮਹਲਾ੫ ॥ਗੁਰਚਰਣਸਰੇਵਤਦੁਖੁਗਇਆ॥ਪਾਰਬ੍ਰਹ
ਮਿਪ੍ਰਭਿਕਰੀਮਇਆ॥ਸਰਬਮਨੋਰਥਪੂਰਨਕਾਮ॥ਜਪਿਜੀਵੈਨਾਨਕੁਰਾਮਨਾਮ
॥੧॥ਸਾਰੁਤਿਸੁਹਾਵੀਜਿਤੁਹਰਿਚਿਤਿਆਵੈ॥ਬਿਨੁਸਤਿਗੁਰਦੀਸੈਬਿਲਲਾਂ
ਤੀਸਾਕਤੁਫਿਰਿਫਿਰਿਆਵੈਜਾਵੈ॥੧॥ਰਹਾਉ॥ਸੇਧਨਵੰਤਜਿਨਹਰਿਪ੍ਰਭੁਰਾਸਿ
॥ਕਾਮਕ੍ਰੋਧਗੁਰਸਬਦਿਨਾਸਿ॥ਭੈਬਿਨਸੇਨਿਰਭੈਪਦੁਪਾਇਆ॥ਗੁਰਿਮਿਲਿਨਾ
ਨਕਿਖਸਮੁਧਿਆਇਆ॥੨॥ਸਾਧਸੰਗਤਿਪ੍ਰਭਿਕੀਓਨਿਵਾਸ॥ਹਰਿਜਪਿਜਪਿ
ਹੋਈਪੂਰਨਆਸ॥ਜਲਿਥਲਿਮਹੀਅਲਿਰਵਿਰਹਿਆ॥ਗੁਰਿਮਿਲਿਨਾਨਕਿਹ
ਰਿਹਰਿਕਹਿਆ॥੩॥ਅਸਟਸਿਧਿਨਵਨਿਧਿਏਹ॥ਕਰਮਿਪਰਾਪਤਿਜਿਸੁਨਾ

ਮੁਦੇਹਾ॥ਪ੍ਰਭ ਜਪਿ ਜਪਿ ਜੀਵਹਿ ਤੇਰੇ ਦਾਸਾ॥ਗੁਰਿ ਮਿਲਿ ਨਾਨਕ ਕਮਲ ਪ੍ਰਗਾਸਾ॥
੪॥੧੩॥

ਬਸੰਤੁ ਮਹਲਾ ੫ ਇਕਤੁਕੇ ਘਰੁ ੧ ੴ ਸਤਿਗੁਰ ਪ੍ਰਸਾਦਿ॥

ਸਗਲ ਇਛਾ ਜਪਿ ਪੁੰਨੀਆ॥ਪ੍ਰਭਿ ਮੇਲੇ ਚਿਰੀ ਵਿਛੁੰਨਿਆ॥੧॥ਤੁਮ ਰਵਹੁ ਗੋ
ਬਿੰਦੈ ਰਵਣ ਜੋਗੁ॥ਜਿਤੁ ਰਵਿਐ ਸੁਖ ਸਹਜ ਭੋਗੁ॥੧॥ਰਹਾਉ॥ਕਰਿ ਕਿਰਪ
ਨਦਰਿ ਨਿਹਾਲਿਆ॥ਅਪਣਾ ਦਾਸੁ ਆਪਿ ਸਮਾਲਿਆ॥੨॥ਸੇਜ ਸੁਹਾਵੀ ਰ
ਸਿ ਬਨੀ॥ਆਇ ਮਿਲੇ ਪ੍ਰਭ ਸੁਖ ਧਨੀ॥੩॥ਮੇਰਾ ਗੁਣੁ ਅਵਗਣੁ ਨ ਬੀਚਾਰਿਆ
॥ਪ੍ਰਭ ਨਾਨਕ ਚਰਣ ਪੂਜਾਰਿਆ॥੪॥੧॥੧੪॥ਬਸੰਤੁ ਮਹਲਾ ੫ ॥ਕਿਲ
ਵਿਖ ਬਿਨਸੇ ਗਾਇ ਗੁਨਾ॥ਅਨਦਿਨੁ ਉਪਜੀ ਸਹਜ ਧੁਨਾ॥੧॥ਮਨੁ ਮਉਲਿਓ ਹਰਿ
ਚਰਨ ਸੰਗਿ॥ਕਰਿ ਕਿਰਪਾ ਸਾਧੂ ਜਨ ਭੇਟੇ ਨਿਤ ਰਾਤੌ ਹਰਿ ਨਾਮ ਰੰਗਿ॥੧॥ਰਹਾਉ॥
ਕਰਿ ਕਿਰਪਾ ਪ੍ਰਗਟੇ ਗੋੁਪਾਲ॥ਲੜਿ ਲਾਇ ਉਧਾਰੇ ਦੀਨ ਦਇਆਲ॥੨॥ਇਹੁ ਮ
ਨੁ ਹੋਆ ਸਾਧ ਧੂਰਿ॥ਨਿਤ ਦੇਖੈ ਸੁਆਮੀ ਹਜੂਰਿ॥੩॥ਕਾਮੁ ਕ੍ਰੋਧੁ ਤ੍ਰਿਸਨ ਗਈ॥ਨਾਨਕ
ਪ੍ਰਭ ਕਿਰਪਾ ਭਈ॥੪॥੨॥੧੫॥ਬਸੰਤੁ ਮਹਲਾ ੫॥ਰੋਗ ਮਿਟਾਏ ਪ੍ਰਭੂ ਆ
ਪਿ॥ਬਾਲਿਕ ਰਾਖੇ ਅਪਨੇ ਕਰ ਥਾਪਿ॥੧॥ਸਾਂਤਿ ਸਹਜ ਗ੍ਰਿਹਿ ਸਦ ਬਸੰਤੁ॥ਗੁਰ ਪੂ
ਰੇ ਕੀ ਸਰਣੀ ਆਏ ਕਲਿਆਣ ਰੂਪ ਜਪਿ ਹਰਿ ਹਰਿ ਮੰਤੁ॥੧॥ਰਹਾਉ॥ਸੋਗ ਸੰਤਾਪ
ਕਟੇ ਪ੍ਰਭਿ ਆਪਿ॥ਗੁਰ ਅਪੁਨੇ ਕਉ ਨਿਤ ਨਿਤ ਜਾਪਿ॥੨॥ਜੋ ਜਨੁ ਤੇਰਾ ਜਪੇ ਨਾਉ॥
ਸਭਿ ਫਲ ਪਾਏ ਨਿਹਚਲ ਗੁਣ ਗਾਉ॥੩॥ਨਾਨਕ ਭਗਤਾ ਭਲੀ ਰੀਤਿ॥ਸੁਖਦਾ
ਤਾ ਜਪਦੇ ਨੀਤ ਨੀਤਿ॥੪॥੩॥੧੬॥ਬਸੰਤੁ ਮਃ ੫॥ਹੁਕਮੁ ਕਰਿ ਕੀਨੇ ਨਿਹ
ਾਲ॥ਅਪਨੇ ਸੇਵਕ ਕਉ ਭਇਆ ਦਇਆਲੁ॥੧॥ਗੁਰਿ ਪੂਰੈ ਸਭੁ ਪੂਰਾ ਕੀਆ॥
ਅੰਮ੍ਰਿਤ ਨਾਮੁ ਰਿਦ ਮਹਿ ਦੀਆ॥੧॥ਰਹਾਉ॥ਕਰਮੁ ਧਰਮੁ ਮੇਰਾ ਕਛੁ ਨ ਬੀਚਾਰਿਓ॥
ਬਾਹ ਪਕਰਿ ਭਵਜਲੁ ਨਿਸਤਾਰਿਓ॥੨॥ਪ੍ਰਭਿ ਕਾਟਿ ਮੈਲੁ ਨਿਰਮਲ ਕਰੇ॥ਗੁਰ ਪੂ
ਰੇ ਕੀ ਸਰਣੀ ਪਰੇ॥੩॥ਆਪਿ ਕਰਹਿ ਆਪਿ ਕਰਣੈਹਾਰੇ॥ਕਰਿ ਕਿਰਪਾ ਨਾਨਕ ਉਧ
ਾਰੇ॥੪॥੪॥੧੭॥

ਬਸੰਤੁ ਮਹਲਾ ੫ ੴ ਸਤਿਗੁਰ ਪ੍ਰਸਾਦਿ॥

ਦੇਖੁ ਫੂਲ ਫੂਲ ਫੂਲੇ॥ਅਹੰ ਤਿਆਗਿ ਤਿਆਗੇ॥ਚਰਨ ਕਮਲ ਪਾਗੇ॥ਤੁਮ ਮਿਲਹੁ
ਪ੍ਰਭ ਸਭਾਗੇ॥ਹਰਿ ਚੇਤਿ ਮਨ ਮੇਰੇ॥ਰਹਾਉ॥ਸਘਨ ਬਾਸੁ ਕੂਲੇ॥ਇਕਿ ਰਹੇ ਸੂਕਿ ਕ
ਠੂਲੇ॥ਬਸੰਤ ਰੁਤਿ ਆਈ॥ਪਰਫੂਲਤਾ ਰਹੇ॥੧॥ਅਬ ਕਲੂ ਆਇਓ ਰੇ॥ਇਕੁ ਨਾਮੁ
ਬੋਵਹੁ ਬੋਵਹੁ॥ਅਨ ਰੂਤਿ ਨਾਹੀ ਨਾਹੀ॥ਮਤੁ ਭਰਮਿ ਭੂਲਹੁ ਭੂਲਹੁ॥ਗੁਰ ਮਿਲੇ ਹਰਿ
ਪਾਏ॥ਜਿਸੁ ਮਸਤਕਿ ਹੈ ਲੇਖਾ॥ਮਨ ਰੁਤਿ ਨਾਮ ਰੇ॥ਗੁਨ ਕਹੇ ਨਾਨਕ ਹਰਿ ਹਰੇ ਹਰਿ ਹਰੇ
॥੨॥੧੮॥

ਬਸੰਤੁ ਮਹਲਾ ੫ ਘਰੁ ੨ ਹਿੰਡੋਲ॥ ੴ ਸਤਿਗੁਰ ਪ੍ਰਸਾਦਿ॥

ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ॥ਹਰਿ ਨਾਮੈ ਕੇ ਹੋਵ
ਹੁ ਜੋੜੀ ਗੁਰਮੁਖਿ ਬੈਸਹੁ ਸਫਾ ਵਿਛਾਇ॥੧॥ਇਨ ਬਿਧਿ ਪਾਸਾ ਢਾਲਹੁ ਬੀਰ॥ਗੁਰ
ਮੁਖਿ ਨਾਮੁ ਜਪਹੁ ਦਿਨੁ ਰਾਤੀ ਅੰਤ ਕਾਲਿ ਨਹ ਲਾਗੈ ਪੀਰ॥੧॥ਰਹਾਉ॥ਕਰਮ ਧਰਮ
ਤੁਮ ਚਉਪੜਿ ਸਾਜਹੁ ਸਤੁ ਕਰਹੁ ਤੁਮ ਸਾਰੀ॥ਕਾਮੁ ਕ੍ਰੋਧੁ ਲੋਭੁ ਮੋਹੁ ਜੀਤਹੁ ਐਸੀ ਖੇਲ
ਹਰਿ ਪਿਆਰੀ॥੨॥ਉਠਿ ਇਸਨਾਨੁ ਕਰਹੁ ਪਰਭਾਤੇ ਸੋਏ ਹਰਿ ਆਰਾਧੇ॥ਬਿਖੜੇ ਦ
ਾਉ ਲੰਘਾਵੈ ਮੇਰਾ ਸਤਿਗੁਰੁ ਸੁਖ ਸਹਜ ਸੇਤੀ ਘਰਿ ਜਾਤੇ॥੩॥ਹਰਿ ਆਪੇ ਖੇਲੈ ਆਪੇ
ਦੇਖੈ ਹਰਿ ਆਪੇ ਰਚਨੁ ਰਚਾਇਆ॥ਜਨ ਨਾਨਕ ਗੁਰਮੁਖਿ ਜੋ ਨਰੁ ਖੇਲੈ ਸੋ ਜਿਣਿ ਬਾ
ਜੀ ਘਰਿ ਆਇਆ॥੪॥੧॥੧੯॥ਬਸੰਤੁ ਹਿੰਡੋਲ ਮਹਲਾ ੫॥ਤੇਰੀ ਕੁਦ
ਰਤਿ ਤੂਹੈ ਜਾਣਹਿ ਅਉਰੁ ਨ ਦੂਜਾ ਜਾਣੈ॥ਜਿਸ ਨੋ ਕ੍ਰਿਪਾ ਕਰਹਿ ਮੇਰੇ ਪਿਆਰੇ ਸੋਈ
ਤੁਝੈ ਪਛਾਣੈ॥੧॥ਤੇਰਿਆ ਭਗਤਾ ਕਉ ਬਲਿਹਾਰਾ॥ਥਾਨੁ ਸੁਹਾਵਾ ਸਦਾ ਪ੍ਰਭ ਤੇ
ਰਾ ਰੰਗ ਤੇਰੇ ਆਪਾਰਾ॥੧॥ਰਹਾਉ॥ਤੇਰੀ ਸੇਵਾ ਤੁਝ ਤੇ ਹੋਵੈ ਅਉਰੁ ਨ ਦੂਜਾ ਕਰਤਾ॥
ਭਗਤੁ ਤੇਰਾ ਸੋਈ ਤੁਧੁ ਭਾਵੈ ਜਿਸ ਨੋ ਤੂ ਰੰਗੁ ਧਰਤਾ॥੨॥ਤੂ ਵਡ ਦਾਤਾ ਤੂ ਵਡ ਦਾਨਾ ਅ
ਉਰੁ ਨਹੀ ਕੋ ਦੂਜਾ॥ਤੂ ਸਮਰਥੁ ਸੁਆਮੀ ਮੇਰਾ ਹਉ ਕਿਆ ਜਾਣਾ ਤੇਰੀ ਪੂਜਾ॥੩॥
ਤੇਰਾ ਮਹਲੁ ਅਗੋਚਰੁ ਮੇਰੇ ਪਿਆਰੇ ਬਿਖਮੁ ਤੇਰਾ ਹੈ ਭਾਣਾ॥ਕਹੁ ਨਾਨਕ ਢਹਿ ਪਇ
ਆ ਦੁਆਰੈ ਰਖਿ ਲੇਵਹੁ ਮੁਗਧ ਅਜਾਣਾ॥੪॥੨॥੨੦॥ਬਸੰਤੁ ਹਿੰਡੋਲ ਮਹਲ

੫ ॥ਮੂਲੁਨਬੂਝੈਆਪੁਨਸੂਝੈਭਰਮਿਬਿਆਪੀਅਹੰਮਨੀ॥੧॥ਪਿਤਾਪਾਰਬ
ਹਮਪ੍ਰਭਧਨੀ॥ਮੋਹਿਨਿਸਤਾਰਹੁਨਿਰਗੁਨੀ॥੧॥ਰਹਾਉ॥ਓਪਤਿਪਰਲਉਪ੍ਰਭਤੇ
ਹੋਵੈਇਹਬੀਚਾਰੀਹਰਿਜਨੀ॥੨॥ਨਾਮਪ੍ਰਭੂਕੇਜੋਰੰਗਿਰਾਤੇਕਲਿਮਹਿਸੁਖੀਏਸੇ
ਗਨੀ॥੩॥ਅਵਰੁਉਪਾਉਨਕੋਈਸੂਝੈਨਾਨਕਤਰੀਐਗੁਰਬਚਨੀ॥੪॥੩॥੨੧
॥

੧ੴਸਤਿਗੁਰਪ੍ਰਸਾਦਿ॥ ਰਾਗੁਬਸੰਤੁਹਿੰਡੋਲਮਹਲਾ੯
ਸਾਧੋਇਹੁਤਨੁਮਿਥਿਆਜਾਨਉ॥ਯਾਭੀਤਰਿਜੋਰਾਮੁਬਸਤੁਹੈਸਾਚੋਤਾਹਿਪਛਾਨੋ
੧॥ਰਹਾਉ॥ਇਹੁਜਗੁਹੈਸੰਪਤਿਸੁਪਨੇਕੀਦੇਖਿਕਹਾਐਡਾਨੋ॥ਸੰਗਿਤਿਹਾਰੈਕਛੂ
ਨਚਾਲੈਤਾਹਿਕਹਾਲਪਟਾਨੋ॥੧॥ਉਸਤਤਿਨਿੰਦਾਦੋਊਪਰਹਰਿਹਰਿਕੀਰਤਿਉਰਿ
ਆਨੋ॥ਜਨਨਾਨਕਸਭਹੀਮੈਪੂਰਨਏਕਪੁਰਖਭਗਵਾਨੋ॥੨॥੧॥ਬਸੰਤੁਮਹਲਾ
੯ ॥ਪਾਪੀਹੀਐਮੈਕਾਮੁਬਸਾਇ॥ਮਨੁਚੰਚਲੁਯਾਤੇਗਹਿਓਨਜਾਇ॥
੧॥ਰਹਾਉ॥ਜੋਗੀਜੰਗਮਅਰੁਸੰਨਿਆਸ॥ਸਭਹੀਪਰਿਡਾਰੀਇਹਫਾਸ॥੧॥
ਜਿਹਿਜਿਹਿਹਰਿਕੋਨਾਮੁਸਮਾਰਿ॥ਤੇਭਵਸਾਗਰਉਤਰੇਪਾਰਿ॥੨॥ਜਨਨਾਨਕਹ
ਰਿਕੀਸਰਨਾਇ॥ਦੀਜੈਨਾਮੁਰਹੈਗੁਨਗਾਇ॥੩॥੨॥ਬਸੰਤੁਮਹਲਾ੯ ॥
ਮਾਈਮੈਧਨੁਪਾਇਓਹਰਿਨਾਮੁ॥ਮਨੁਮੇਰੋਧਾਵਨਤੇਛੂਟਿਓਕਰਿਬੈਠੋਬਿਸਰਾਮੁ॥
੧॥ਰਹਾਉ॥ਮਾਇਆਮਮਤਾਤਨਤੇਭਾਗੀਉਪਜਿਓਨਿਰਮਲਗਿਆਨੁ॥ਲੋਭ
ਮੋਹਏਹਪਰਸਿਨਸਾਕੈਗਹੀਭਗਤਿਭਗਵਾਨ॥੧॥ਜਨਮਜਨਮਕਾਸੰਸਾਚੂਕਾ
ਰਤਨੁਨਾਮੁਜਬਪਾਇਆ॥ਤ੍ਰਿਸਨਾਸਕਲਬਿਨਾਸੀਮਨਤੇਨਿਜਸੁਖਮਾਹਿਸਮਾ
ਇਆ॥੨॥ਜਾਕਉਹੋਤਦਇਆਲੁਕਿਰਪਾਨਿਧਿਸੋਗੋਬਿੰਦਗੁਨਗਾਵੈ॥ਕਹੁ
ਨਾਨਕਇਹਬਿਧਿਕੀਸੰਪੈਕੋਊਗੁਰਮੁਖਿਪਾਵੈ॥੩॥੩॥ਬਸੰਤੁਮਹਲਾ੯
॥ਮਨਕਹਾਬਿਸਾਰਿਓਰਾਮਨਾਮੁ॥ਤਨੁਬਿਨਸੈਜਮਸਿਉਪਰੈਕਾਮੁ॥੧॥ਰਹਾਉ॥
ਇਹੁਜਗੁਧੂਏਕਾਪਹਾਰ॥ਤੈਸਾਚਾਮਾਨਿਆਕਿਹਬਿਚਾਰਿ॥੧॥ਧਨੁਦਾਰਾਸੰਪ
ਤਿਗ੍ਰੇਹ॥ਕਛੁਸੰਗਿਨਚਾਲੈਸਮਝਲੇਹ॥੨॥ਇਕਭਗਤਿਨਾਰਾਇਨਹੋਇਸੰਗਿ

॥ਕਹੁਨਾਨਕਭਜੁਤਿਹਏਕਰੰਗਿ॥੩॥੪॥ਬਸੰਤੁਮਹਲਾ੯ ॥ਕਹਾਭੂਲਿ
ਓਰੇਝੂਠੇਲੋਭਲਾਗ॥ਕਛੁਬਿਗਰਿਓਨਾਹਨਿਅਜਹੁਜਾਗ॥੧॥ਰਹਾਉ॥ਸਮਸੁ
ਪਨੈਕੈਇਹੁਜਗੁਜਾਨੁ॥ਬਿਨਸੈਛਿਨਮੈਸਾਚੀਮਾਨੁ॥੧॥ਸੰਗਿਤੇਰੈਹਰਿਬਸਤਨੀ
ਤ॥ਨਿਸਬਾਸੁਰਭਜੁਤਾਹਿਮੀਤ॥੨॥ਬਾਰਅੰਤਕੀਹੋਇਸਹਾਇ॥ਕਹੁਨਾਨਕਗੁਨ
ਤਾਕੇਗਾਇ॥੩॥੫॥

ਬਸੰਤੁਮਹਲਾ੧ ਅਸਟਪਦੀਆਘਰੁ੧ ਦੁਤੁਕੀਆ॥੧ੴਸਤਿਗੁਰਪ੍ਰਸਾਦਿ॥
ਜਗੁਕਊਆਨਾਮੁਨਹੀਚੀਤਿ॥ਨਾਮੁਬਿਸਾਰਿਗਿਰੈਦੇਖੁਭੀਤਿ॥ਮਨੂਆਡੋਲੈਚੀਤਿ
ਅਨੀਤਿ॥ਜਗਸਿਉਤੂਟੀਝੂਠਪਰੀਤਿ॥੧॥ਕਾਮੁਕ੍ਰੋਧੁਬਿਖੁਬਜਰੁਭਾਰੁ॥ਨਾਮਬਿ
ਨਾਕੈਸੇਗੁਨਚਾਰੁ॥੧॥ਰਹਾਉ॥ਘਰੁਬਾਲੂਕਾਘੂਮਨਘੇਰਿ॥ਬਰਖਸਿਬਾਣੀਬੁਦ
ਬੁਦਾਹੇਰਿ॥ਮਾਤ੍ਰਬੂੰਦਤੇਧਰਿਚਕੁਫੇਰਿ॥ਸਰਬਜੋਤਿਨਾਮੈਕੀਚੇਰਿ॥੨॥ਸਰਬਉ
ਪਾਇਗੁਰੂਸਿਰਿਮੋਰੁ॥ਭਗਤਿਕਰਉਪਗਲਾਗਉਤੋਰ॥ਨਾਮਿਰਤੋਚਾਹਉਤੁਝਓ
ਰੁ॥ਨਾਮੁਦੁਰਾਇਚਲੈਸੋਚੋਰੁ॥੩॥ਪਤਿਖੋਈਬਿਖੁਅੰਚਲਿਪਾਇ॥ਸਾਚਨਾਮਿ
ਰਤੋਪਤਿਸਿਉਘਰਿਜਾਇ॥ਜੋਕਿਛੁਕੀਨਸਿਪ੍ਰਭੁਰਜਾਇ॥ਭੈਮਾਨੈਨਿਰਭਉਮੇਰੀ
ਮਾਇ॥੪॥ਕਾਮਨਿਚਾਹੈਸੁੰਦਰਿਭੋਗੁ॥ਪਾਨਫੂਲਮੀਠੇਰਸਰੋਗ॥ਖੀਲੈਬਿਗਸੈ
ਤੇਤੋਸੋਗ॥ਪ੍ਰਭਸਰਣਾਗਤਿਕੀਨਸਿਹੋਗ॥੫॥ਕਾਪੜੁਪਹਿਰਸਿਅਧਿਕੁਸੀਗਾਰੁ
॥ਮਾਟੀਫੂਲੀਰੂਪੁਬਿਕਾਰੁ॥ਆਸਾਮਨਸਾਬਾਂਧੋਬਾਰੁ॥ਨਾਮਬਿਨਾਸੂਨਾਘਰੁਬਾਰੁ
॥੬॥ਗਾਛਹੁਪੁਤ੍ਰੀਰਾਜਕੁਆਰਿ॥ਨਾਮੁਭਣਹੁਸਚੁਦੋਤੁਸਵਾਰਿ॥ਪ੍ਰਿਉਸੇਵਹੁਪ੍ਰਭਪ੍ਰੇ
ਮਅਧਾਰਿ॥ਗੁਰਸਬਦੀਬਿਖੁਤਿਆਸਨਿਵਾਰਿ॥੭॥ਮੋਹਨਿਮੋਹਿਲੀਆਮਨੁਮੋ
ਹਿ॥ਗੁਰਕੈਸਬਦਿਪਛਾਨਾਤੋਹਿ॥ਨਾਨਕਠਾਢੇਚਾਹਹਿਪ੍ਰਭੂਦੁਆਰਿ॥ਤੇਰੇਨਾਮਿ
ਸੰਤੋਖੇਕਿਰਪਾਧਾਰਿ॥੮॥੧॥ਬਸੰਤੁਮਹਲਾ੧ ॥ਮਨੁਭੂਲਉਭਰਮਸਿ
ਆਇਜਾਇ॥ਅਤਿਲੁਬਧਲੁਭਾਨਉਬਿਖਮਮਾਇ॥ਨਹਅਸਥਿਰੁਦੀਸੈਏਕ
ਭਾਇ॥ਜਿਉਮੀਨਕੁੰਡਲੀਆਕੰਠਿਪਾਇ॥੧॥ਮਨੁਭੂਲਉਸਮਝਸਿਸਾਚਿਨਾ
ਇ॥ਗੁਰਸਬਦੁਬੀਚਾਰੇਸਹਜਭਾਇ॥ਰਹਾਉ॥ਮਨੁਭੂਲਉਭਰਮਸਿਭਵਰਤਾ

ਰਾ॥ਬਿਲਾਬਿਰਖੇਚਾੜੈਬਹੁਬਿਕਾਰ॥ਮੈਗਲਜਿਉਫਾਸਸਿਕਾਮਹਾਰ॥ਕਰਿਬੰਧ
ਨਿਬਾਧਿਓਸੀਸਮਾਰ॥੨॥ਮਨੁਮੁਗਧੌਦਾਦਰੁਭਗਤਿਹੀਨ॥ਦਰਿਭ੍ਰਸਟਸਰਾਪੀ
ਨਾਮਬੀਨੁ॥ਤਾਕੈਜਾਤਿਨਪਾਤੀਨਾਮਲੀਨ॥ਸਭਿਦੂਖਸਖਾਈਗੁਣਹਬੀਨ॥੩॥
ਮਨੁਚਲੈਨਜਾਈਠਾਕਿਰਾਖੁ॥ਬਿਨੁਹਰਿਰਸਰਾਤੇਪਤਿਨਸਾਖੁ॥ਤੂਆਪੇਸੁਰਤਾ
ਆਪਿਰਾਖੁ॥ਧਰਿਧਾਰਣਦੇਖੈਜਾਣੈਆਪਿ॥੪॥ਆਪਿਭੁਲਾਏਕਿਸੁਕਹਉਜਾਇ
॥ਗੁਰੁਮੇਲੇਬਿਰਥਾਕਹਉਮਾਇ॥ਅਵਗਣਛੋਡਉਗੁਣਕਮਾਇ॥ਗੁਰਸਬਦੀਰਾ
ਤਾਸਚਿਸਮਾਇ॥੫॥ਸਤਿਗੁਰਿਮਿਲਿਐਮਤਿਊਤਮਹੋਇ॥ਮਨੁਨਿਰਮਲੁਹਉਮੈ
ਕਢੈਧੋਇ॥ਸਦਾਮੁਕਤੁਬੰਧਿਨਸਕੈਕੋਇ॥ਸਦਾਨਾਮੁਵਖਾਣੈਅਉਰੁਨਕੋਇ॥੬॥
ਮਨੁਹਰਿਕੈਭਾਣੈਆਵੈਜਾਇ॥ਸਭਮਹਿਏਕੋਕਿਛੁਕਹਣੁਨਜਾਇ॥ਸਭੁਹੁਕਮੋਵਰ
ਤੈਹੁਕਮਿਸਮਾਇ॥ਦੂਖਸੁਖਸਭਤਿਸੁਰਜਾਇ॥੭॥ਤੂਅਭੁਲੁਨਭੂਲੌਕਦੇਨਾਹਿ
ਗੁਰਸਬਦੁਸੁਣਾਏਮਤਿਅਗਾਹਿ॥ਤੂਮੋਟਉਠਾਕੁਰੁਸਬਦਮਾਹਿ॥ਮਨੁਨਾਨਕਮਾਨਿ
ਆਸਚੁਸਲਾਹਿ॥੮॥੨॥ਬਸੰਤੁਮਹਲਾ੧ ॥ਦਰਸਨਕੀਪਿਆਸਜਿਸੁ
ਨਰਹੋਇ॥ਏਕਤੁਰਾਚੈਪਰਹਰਿਦੋਇ॥ਦੂਰਿਦਰਦੁਮਥਿਅੰਮ੍ਰਿਤੁਖਾਇ॥ਗੁਰਮੁ
ਖਿਬੂਝੈਏਕਸਮਾਇ॥੧॥ਤੇਰੇਦਰਸਨਕਉਕੇਤੀਬਿਲਲਾਇ॥ਵਿਰਲਾਕੋਚੀਨ
ਸਿਗੁਰਸਬਦਿਮਿਲਾਇ॥੧॥ਰਹਾਉ॥ਬੇਦਵਖਾਣਿਕਹਹਿਇਕੁਕਹੀਐ॥ਓਹੁ
ਬੇਅੰਤੁਅੰਤੁਕਿਨਿਲਹੀਐ॥ਏਕੋਕਰਤਾਜਿਨਿਜਗੁਕੀਆ॥ਬਾਝੁਕਲਾਧਰਿਗ
ਗਨੁਧਰੀਆ॥੨॥ਏਕੋਗਿਆਨੁਧਿਆਨੁਧੁਨਿਬਾਣੀ॥ਏਕੁਨਿਰਾਲਮੁਅਕਥਕ
ਹਾਣੀ॥ਏਕੋਸਬਦੁਸਚਾਨੀਸਾਣੁ॥ਪੂਰੇਗੁਰਤੇਜਾਣੈਜਾਣੁ॥੩॥ਏਕੋਧਰਮੁਦ੍ਰਿੜੈ
ਸਚੁਕੋਈ॥ਗੁਰਮਤਿਪੂਰਾਜੁਗਿਜੁਗਿਸੋਈ॥ਅਨਹਦਿਰਾਤਾਏਕਲਿਵਤਾਰ॥ਓ
ਹੁਗੁਰਮੁਖਿਪਾਵੈਅਲਖਅਪਾਰ॥੪॥ਏਕੋਤਖਤੁਏਕੋਪਾਤਿਸਾਹੁ॥ਸਰਬੀਥਾਈ
ਵੇਪਰਵਾਹੁ॥ਤਿਸਕਾਕੀਆਤ੍ਰਿਭਵਣੁਸਾਰੁ॥ਓਹੁਅਗਮਅਗੋਚਰੁਏਕੰਕਾਰੁ॥
੫॥ਏਕਾਮੂਰਤਿਸਾਚਾਨਾਉ॥ਤਿਥੈਨਿਬੜੈਸਾਚੁਨਿਆਉ॥ਸਾਚੀਕਰਣੀਪਤਿ
ਪਰਵਾਣੁ॥ਸਾਚੀਦਰਗਹਪਾਵੈਮਾਣੁ॥੬॥ਏਕਾਭਗਤਿਏਕੋਹੈਭਾਉ॥ਬਿਨੁਭੈ

ਭਗਤੀਆਵਉਜਾਉ॥ਗੁਰਤੇਸਮਝਿਰਹੈਮਿਹਮਾਣੁ॥ਹਰਿਰਸਿਰਾਤਾਜਨੁਪਰਵਾ
ਣੁ॥੭॥ਇਤਉਤਦੇਖਉਸਹਜੇਰਾਵਉ॥ਤੁਝਬਿਨੁਠਾਕੁਰਕਿਸੈਨਭਾਵਉ॥ਨਾਨਕ ੬੧੩
ਹਉਮੈਸਬਦਿਜਲਾਇਆ॥ਸਤਿਗੁਰਿਸਾਚਾਦਰਸੁਦਿਖਾਇਆ॥੮॥੩॥
ਬਸੰਤੁਮਹਲਾ੧ ॥ਚੰਚਲੁਚੀਤੁਨਪਾਵੈਪਾਰਾ॥ਆਵਤਜਾਤਨਲਾਗੈਬਾ
ਰਾ॥ਦੂਖੁਘਣੋਮਰੀਐਕਰਤਾਰਾ॥ਬਿਨੁਪ੍ਰੀਤਮਕੋਕਰੈਨਸਾਰਾ॥੧॥ਸਭਊਤਮਕਿ
ਸੁਆਖਉਹੀਨਾ॥ਹਰਿਭਗਤੀਸਚਿਨਾਮਿਪਤੀਨਾ॥੧॥ਰਹਾਉ॥ਅਉਖਧਕਰਿ
ਥਾਕੀਬਹੁਤੇਰੇ॥ਕਿਉਦੁਖੁਚੂਕੈਬਿਨੁਗੁਰਮੇਰੇ॥ਬਿਨੁਹਰਿਭਗਤੀਦੂਖਘਣੇਰੇ॥
ਦੁਖਸੁਖਦਾਤੇਠਾਕੁਰਮੇਰੇ॥੨॥ਰੋਗੁਵਡੋਕਿਉਬਾਂਧਉਧੀਰਾ॥ਰੋਗੁਬੁਝੈਸੋਕਾਟੈਪੀ
ਰਾ॥ਮੈਅਵਗਣਮਨਮਾਹਿਸਰੀਰਾ॥ਢੂਢਤਖੋਜਤਗੁਰਿਮੇਲੇਬੀਰਾ॥੩॥ਗੁਰਕ
ਸਬਦੁਦਾਰੂਹਰਿਨਾਉ॥ਜਿਉਤੂਰਾਖਹਿਤਿਵੈਰਹਾਉ॥ਜਗੁਰੋਗੀਕਹਦੇਖਿਦਿਖਾ
ਉ॥ਹਰਿਨਿਰਮਾਇਲੁਨਿਰਮਲੁਨਾਉ॥੪॥ਘਰਮਹਿਘਰੁਜੋਦੇਖਿਦਿਖਾਵੈ॥ਗੁ
ਰਮਹਲੀਸੋਮਹਲਿਬੁਲਾਵੈ॥ਮਨਮਹਿਮਨੂਆਚਿਤਮਹਿਚੀਤਾ॥ਐਸੇਹਰਿਕੇਲੋ
ਗਅਤੀਤਾ॥੫॥ਹਰਖਸੋਗਤੇਰਹਹਿਨਿਰਾਸਾ॥ਅੰਮ੍ਰਿਤੁਚਾਖਿਹਰਿਨਾਮਿਨਿਵਾਸ
॥ਆਪੁਪਛਾਣਿਰਹੈਲਿਵਲਾਗਾ॥ਜਨਮੁਜੀਤਿਗੁਰਮਤਿਦੁਖੁਭਾਗਾ॥੬॥ਗੁਰਿ
ਦੀਆਸਚੁਅੰਮ੍ਰਿਤੁਪੀਵਉ॥ਸਹਜਿਮਰਉਜੀਵਤਹੀਜੀਵਉ॥ਅਪਣੋਕਰਿਰਾਖ
ਹੁਗੁਰਭਾਵੈ॥ਤੁਮਰੋਹੋਇਸੁਤੁਝਹਿਸਮਾਵੈ॥੭॥ਭੋਗੀਕਉਦੁਖੁਰੋਗਵਿਆਪੈ॥
ਘਟਿਘਟਿਰਵਿਰਹਿਆਪ੍ਰਭੁਜਾਪੈ॥ਸੁਖਦੁਖਹੀਤੇਗੁਰਸਬਦਿਅਤੀਤਾ॥ਨਾਨ
ਕਰਾਮੁਰਵੈਹਿਤਚੀਤਾ॥੮॥੪॥ਬਸੰਤੁਮਹਲਾ੧ਇਕਤੁਕੀਆ॥ ॥ਮਤੁ
ਭਸਮਅੰਧੂਲੇਗਰਬਿਜਾਹਿ॥ਇਨਬਿਧਿਨਾਗੇਜੋਗੁਨਾਹਿ॥੧॥ਮੂੜ੍ਹੇਕਾਹੇਬਿਸ
ਰਿਓਤੈਰਾਮਨਾਮ॥ਅੰਤਕਾਲਿਤੇਰੈਆਵੈਕਾਮ॥੧॥ਰਹਾਉ॥ਗੁਰਪੂਛਿਤੁਮਕਰ
ਹੁਬੀਚਾਰੁ॥ਜਹਦੇਖਉਤਹਸਾਰਿਗਪਾਣਿ॥੨॥ਕਿਆਹਉਆਖਾਜਾਂਕਛੂਨਾਹਿ॥
ਜਾਤਿਪਤਿਸਭਤੇਰੈਨਾਇ॥੩॥ਕਾਹੇਮਾਲੁਦਰਬੁਦੇਖਿਗਰਬਿਜਾਹਿ॥ਚਲਤੀ
ਬਾਰਤੇਰੋਕਛੂਨਾਹਿ॥੪॥ਪੰਚਮਾਰਿਚਿਤੁਰਖਹੁਥਾਇ॥ਜੋਗਜੁਗਤਿਕੀਇਹੈ

ਪਾਂਏਗਾ॥੫॥ਹਉਮੈਪੇਖਹੁਤੇਰੇਮਨੈਮਾਹਿ॥ਹਰਿਨਚੇਤਹਿਮੂੜੇਮੁਕਤਿਜਾਹਿ॥੬॥ਮਤਹ
ਰਿਵਿਸਰਿਐਜਮਵਸਿਪਾਹਿ॥ਅੰਤਿਕਾਲਿਮੂੜੇਚੋਟਖਾਹਿ॥੭॥ਗੁਰਸਬਦੁਬੀਚਾ
ਰਹਿਆਪੁਜਾਇ॥ਸਾਚਜੋਗੁਮਨਿਵਸੈਆਇ॥੮॥ਜਿਨਿਜੀਉਪਿੰਡੁਦਿਤਾਤਿਸੁਚੇ
ਤਹਿਨਾਹਿ॥ਮੜੀਮਸਾਣੀਮੂੜੇਜੋਗੁਨਾਹਿ॥੯॥ਗੁਣਨਾਨਕੁਬੋਲੈਭਲੀਬਾਣਿ॥
ਤੁਮਹੋਹੁਸੁਜਾਖੇਲੇਹੁਪਛਾਣਿ॥੧੦॥੫॥ਬਸੰਤੁਮਹਲਾ੧ ॥ਦੁਬਿਧਾਦੁਰ
ਮਤਿਅਧੁਲੀਕਾਰ॥ਮਨਮੁਖਿਭਰਮੈਮਝਿਗੁਬਾਰ॥੧॥ਮਨੁਅੰਧੁਲਾਅੰਧੁਲੀਮਤਿ
ਲਾਗੈ॥ਗੁਰਕਰਣੀਬਿਨੁਭਰਮੁਨਭਾਗੈ॥੧॥ਰਹਾਉ॥ਮਨਮੁਖਿਅੰਧੁਲੇਗੁਰਮਤਿਨ
ਭਾਈ॥ਪਸੂਭਏਅਭਿਮਾਨੁਨਜਾਈ॥੨॥ਲਖਚਉਰਾਸੀਹਜੰਤੁਉਪਾਏ॥ਮੇਰੇਠਾਕੁ
ਰਭਾਣੇਸਿਰਜਿਸਮਾਏ॥੩॥ਸਗਲੀਭੂਲੈਨਹੀਸਬਦੁਅਚਾਰੁ॥ਸੋਸਮਝੈਜਿਸੁਗੁ
ਰੁਕਰਤਾਰੁ॥੪॥ਗੁਰਕੇਚਾਕਰਠਾਕੁਰਭਾਣੇ॥ਬਖਸਿਲੀਏਨਾਹੀਜਮਕਾਣੇ॥੫॥
ਜਿਨਕੈਹਿਰਦੈਏਕੋਭਾਇਆ॥ਆਪੇਮੇਲੇਭਰਮੁਚੁਕਾਇਆ॥੬॥ਬੇਮੁਹਤਾਜੁਬੇ
ਅੰਤੁਅਪਾਰਾ॥ਸਚਿਪਤੀਜੈਕਰਣੈਹਾਰਾ॥੭॥ਨਾਨਕਭੂਲੇਗੁਰੁਸਮਝਾਵੈ॥ਏਕੁ
ਦਿਖਾਵੈਸਾਚਿਟਿਕਾਵੈ॥੮॥੬॥ਬਸੰਤੁਮਹਲਾ੧ ॥ਆਪੇਭਵਰਾਫੂਲ
ਬੇਲਿ॥ਆਪੇਸੰਗਤਿਮੀਤਮੇਲਿ॥੧॥ਐਸੀਭਵਰਾਬਾਸੁਲੇ॥ਤਰਵਰਫੂਲੇਬਨ
ਹਰੇ॥੧॥ਰਹਾਉ॥ਆਪੇਕਵਲਾਕੰਤੁਆਪਿ॥ਆਪੇਰਾਵੇਸਬਦਿਥਾਪਿ॥੨॥ਆ
ਪੇਬਛਰੂਗਊਖੀਰੁ॥ਆਪੇਮੰਦਰੁਥੰਮ੍ਹੁਸਰੀਰੁ॥੩॥ਆਪੇਕਰਣੀਕਰਣਹਾਰੁ॥ਆ
ਪੇਗੁਰਮੁਖਿਕਰਿਬੀਚਾਰੁ॥੪॥ਤੂਕਰਿਕਰਿਦੇਖਹਿਕਰਣਹਾਰੁ॥ਜੋਤਿਜੀਅਅਸੰ
ਖਦੇਇਅਧਾਰੁ॥੫॥ਤੂੰਸਰੁਸਾਗਰੁਗੁਣਗਹੀਰੁ॥ਤੂੰਅਕੁਲਨਿਰੰਜਨੁਪਰਮਹੀਰੁ
॥੬॥ਤੂੰਆਪੇਕਰਤਾਕਰਣਜੋਗੁ॥ਨਿਹਕੇਵਲੁਰਾਜਨਸੁਖੀਲੋਗੁ॥੭॥ਨਾਨਕਧ੍ਰਾ
ਪੇਹਰਿਨਾਮਸੁਆਦਿ॥ਬਿਨੁਹਰਿਗੁਰਪ੍ਰੀਤਮਜਨਮੁਬਾਦਿ॥੮॥੭॥

ਬਸੰਤੁਹਿੰਡੋਲੁਮਹਲਾ੧ ਘਰੁ੨ ੴਸਤਿਗੁਰਪ੍ਰਸਾਦਿ॥

ਨਉਸਤਚਉਦਹਤੀਨਿਚਾਰਿਕਰਿਮਹਲਤਿਚਾਰਿਬਹਾਲੀ॥ਚਾਰੇਦੀਵੇਚਹੁਹਥਿ
ਦੀਏਏਕਾਏਕਾਵਾਰੀ॥੧॥ਮਿਹਰਵਾਨਮਧੁਸੂਦਨਮਾਧੌਐਸੀਸਕਤਿਤੁਮ੍ਹਾਰੀ॥੧॥
ਰਹਾਉ॥ਘਰਿਘਰਿਲਸਕਰੁਪਾਵਕੁਤੇਰਾਧਰਮੁਕਰੇਸਿਕਦਾਰੀ॥ਧਰਤੀਦੇਗਮਿ
ਲੈਇਕਵੇਰਾਭਾਗੁਤੇਰਾਭੰਡਾਰੀ॥੨॥ਨਾਸਾਬੂਰੁਹੋਵੈਫਿਰਿਮੰਗੈਨਾਰਦੁਕਰੇਖੁਆ
ਰੀ॥ਲਬੁਅਧੇਰਾਬੰਦੀਖਾਨਾਅਉਗਣਪੈਰਿਲੁਹਾਰੀ॥੩॥ਪੂੰਜੀਮਾਰਪਵੈਨਿ
ਤਮੁਦਗਰਪਾਪਕਰੇਕੋਟਵਾਰੀ॥ਭਾਵੈਚੰਗਾਭਾਵੈਮੰਦਾਜੈਸੀਨਦਰਿਤੁਮ੍ਹਾਰੀ॥੪
॥ਆਦਿਪੁਰਖਕਉਅਲਹੁਕਹੀਐਸੇਖਾਂਆਈਵਾਰੀ॥ਦੇਵਲਦੇਵਤਿਆਕਰੁ
ਲਾਗਾਐਸੀਕੀਰਤਿਚਾਲੀ॥੫॥ਕੂਜਾਬਾਂਗਨਿਵਾਜਮੁਸਲਾਨੀਲਰੂਪਬਨਵਾਰੀ
॥ਘਰਿਘਰਿਮੀਆਸਭਨਾਂਜੀਆਂਬੋਲੀਅਵਰਤੁਮਾਰੀ॥੬॥ਜੇਤੂਮੀਰਮਹੀਪ
ਤਿਸਾਹਿਬੁਕੁਦਰਤਿਕਉਣਹਮਾਰੀ॥ਚਾਰੇਕੁੰਟਸਲਾਮੁਕਰਹਿਗੇਘਰਿਘਰਿਸਿ
ਫਤਿਤੁਮ੍ਹਾਰੀ॥੭॥ਤੀਰਥਸਿੰਮ੍ਰਿਤਿਪੁੰਨਦਾਨਕਿਛੁਲਾਹਾਮਿਲੈਦਿਹਾੜੀ॥ਨਾਨਕ
ਨਾਮੁਮਿਲੈਵਡਿਆਈਮੇਕਾਘੜੀਸਮਾਲੀ॥੮॥੧॥੮॥

ਬਸੰਤੁਹਿੰਡੋਲੁਘਰੁ੨ ਮਹਲਾ੪ ੴਸਤਿਗੁਰਪ੍ਰਸਾਦਿ॥

ਕਾਂਇਆਨਗਰਿਇਕੁਬਾਲਕੁਵਸਿਆਖਿਨੁਪਲੁਥਿਰੁਨਰਹਾਈ॥ਅਨਿਕਉਪਾਵ
ਜਤਨਕਰਿਥਾਕੇਬਾਰੰਬਾਰਭਰਮਾਈ॥੧॥ਮੇਰੇਠਾਕੁਰਬਾਲਕੁਇਕਤੁਘਰਿਆਣੁ॥
ਸਤਿਗੁਰੁਮਿਲੈਤਪੂਰਾਪਾਈਐਭਜੁਰਾਮਨਾਮੁਨੀਸਾਣੁ॥ਰਹਾਉ॥ਇਹੁਮਿਰਤਕੁਮ
ੜਾਸਰੀਰੁਹੈਸਭੁਜਗੁਜਿਤੁਰਾਮਨਾਮੁਨਹੀਵਸਿਆ॥ਰਾਮਨਾਮੁਗੁਰਿਉਦਕੁਚੁਆ
ਇਆਫਿਰਿਹਰਿਆਹੋਆਰਸਿਆ॥੨॥ਮੈਨਿਰਖਤਨਿਰਖਤਸਰੀਰੁਸਭੁਖੋਜਿ
ਆਇਕੁਗੁਰਮੁਖਿਚਲਤੁਦਿਖਾਇਆ॥ਬਾਹਰੁਖੋਜਿਮੁਏਸਭਿਸਾਕਤਹਰਿਗੁਰਮ
ਤੀਘਰਿਪਾਇਆ॥੩॥ਦੀਨਾਦੀਨਦਇਆਲਭਏਹੈਜਿਉਕ੍ਰਿਸਨੁਬਿਦਰਘਰਿਆ
ਇਆ॥ਮਿਲਿਓਸੁਦਾਮਾਭਾਵਨੀਧਾਰਿਸਭੁਕਿਛੁਆਗੈਦਾਲਦੁਭੰਜਿਸਮਾਇ
ਆ॥੪॥ਰਾਮਨਾਮਕੀਪੈਜਵਡੇਰੀਮੇਰੇਠਾਕੁਰਿਆਪਿਰਖਾਈ॥ਜੇਸਭਿਸਾਕਤਕਰ
ਹਿਬਖੀਲੀਇਕਰਤੀਤਿਲੁਨਘਟਾਈ॥੫॥ਜਨਕੀਉਸਤਤਿਹੈਰਾਮਨਾਮਾਦਹ
ਦਿਸਿਸੋਭਾਪਾਈ॥ਨਿੰਦਕੁਸਾਕਤੁਖਵਿਨਸਕੈਤਿਲੁਅਪਣੈਘਰਿਲੂਕੀਲਾਈ

॥੬॥ਜਨਕਉਜਨੁਮਿਲਿਸੋਭਾਪਾਵੈਗੁਣਮਹਿਗੁਣਪਰਗਾਸਾ॥ਮੇਰੇਠਾਕੁਰਕੇਜਨਪ੍ਰੀ
ਤਮਪਿਆਰੇਜੋਹੋਵਹਿਦਾਸਨਿਦਾਸਾ॥੭॥ਆਪੇਜਲੁਅਪਰੰਪਰੁਕਰਤਾਆਪੇਮੇ
ਲਿਮਿਲਾਵੈ॥ਨਾਨਕਗੁਰਮੁਖਿਸਹਜਿਮਿਲਾਏਜਿਉਜਲੁਜਲਹਿਸਮਾਵੈ॥੮॥
੧॥੯॥

ਬਸੰਤੁਮਹਲਾ੫ ਘਰੁ੧ ਦੁਤੁਕੀਆ॥ ੧ੴਸਤਿਗੁਰਪ੍ਰਸਾਦਿ॥

ਸੁਣਿਸਾਖੀਮਨਿਜਪਿਪਿਆਰ॥ਅਜਾਮਲੁਉਧਰਿਆਕਹਿਏਕਬਾਰ॥ਬਾਲਮੀਕੈ
ਹੋਆਸਾਧਸੰਗੁ॥ਧ੍ਰੂਕਉਮਿਲਿਆਹਰਿਨਿਸੰਗ॥੧॥ਤੇਰਿਆਸੰਤਾਜਾਚਉਚਰਣਰੇ
ਣ॥ਲੇਮਸਤਕਿਲਾਵਉਕਰਿਕ੍ਰਿਪਾਦੇਣ॥੧॥ਰਹਾਉ॥ਗਨਿਕਾਉਧਰੀਹਰਿਕਹੈਤੋ
ਤ॥ਗਜਇੰਦ੍ਰਧਿਆਇਓਹਰਿਕੀਓਮੋਖ॥ਬਿਪ੍ਰਸੁਦਾਮੇਦਾਲਦੁਭੰਜ॥ਰੇਮਨ
ਤੂਭੀਭਜੁਗੋਬਿੰਦ॥੨॥ਬਧਿਕੁਉਧਾਰਿਓਖਮਿਪ੍ਰਹਾਰ॥ਕੁਬਿਜਾਉਧਰੀਅੰਗੁਸ
ਟਧਾਰ॥ਬਿਦਰੁਉਧਾਰਿਓਦਾਸਤਭਾਇ॥ਰੇਮਨਤੂਭੀਹਰਿਧਿਆਇ॥੩॥ਪ੍ਰਹਲ
ਦਰਖੀਹਰਿਪੈਜਆਪ॥ਬਸਤ੍ਰਛੀਨਤਦ੍ਰੋਪਤੀਰਖੀਲਾਜ॥ਜਿਨਿਜਿਨਿਸੇਵਿਆ
ਅੰਤਬਾਰ॥ਰੇਮਨਸੇਵਿਤੂਪਰਹਿਪਾਰ॥੪॥ਧੰਨੈਸੇਵਿਆਬਾਲਬੁਧਿ॥ਤ੍ਰਿਲੋ
ਚਨਗੁਰਮਿਲਿਭਈਸਿਧਿ॥ਬੇਣੀਕਉਗੁਰਿਕੀਓਪ੍ਰਗਾਸੁ॥ਰੇਮਨਤੂਭੀਹੋਹਿਦਾਸੁ
॥੫॥ਜੈਦੇਵਤਿਆਗਿਓਅਹੰਮੇਵ॥ਨਾਈਉਧਰਿਓਸੈਨੁਸੇਵ॥ਮਨੁਡੀਗਿਨਡੋਲੈ
ਕਹੂੰਜਾਇ॥ਮਨਤੂਭੀਤਰਸਹਿਸਰਣਿਪਾਇ॥੬॥ਜਿਹਅਨੁਗ੍ਰਹੁਠਾਕੁਰਿਕੀਓਆ
ਪਿ॥ਸੇਤੈਂਲੀਨੇਭਗਤਰਾਖਿ॥ਤਿਨਕਾਗੁਣੁਅਵਗਣੁਨਬੀਚਾਰਿਓਕੋਇ॥ਇਹ
ਬਿਧਿਦੇਖਿਮਨੁਲਗਾਸੇਵ॥੭॥ਕਬੀਰਿਧਿਆਇਓਏਕਰੰਗ॥ਨਾਮਦੇਵਹਰਿ
ਜੀਉਬਸਹਿਸੰਗਿ॥ਰਵਿਦਾਸਧਿਆਏਪ੍ਰਭਅਨੂਪ॥ਗੁਰਨਾਨਕਦੇਵਗੋਵਿੰਦਰੂ
ਪ॥੮॥੧॥ਬਸੰਤੁਮਹਲਾ੫ ॥ਅਨਿਕਜਨਮਭ੍ਰਮੇਜੋਨਿਮਾਹਿ॥ਹਰਿਸਿ
ਮਰਨਬਿਨੁਨਰਕਿਪਾਹਿ॥ਭਗਤਿਬਿਹੂਨਾਖੰਡਖੰਡ॥ਬਿਨੁਬੂਝੇਜਮੁਦੇਤਡੰਡ॥੧
॥ਗੋਬਿੰਦਭਜਹੁਮੇਰੇਸਦਾਮੀਤ॥ਸਾਚਸਬਦਕਰਿਸਦਾਪ੍ਰੀਤਿ॥੧॥ਰਹਾਉ॥ਸੰਤੋ
ਖੁਨਆਵਤਕਹੂੰਕਾਜ॥ਧੂੰਮਬਾਦਰਸਭਿਮਾਇਆਸਾਜ॥ਪਾਪਕਰੰਤੌਨਹਸੰਗਾਇ

॥ਬਿਖੁਕਾਮਾਤਾਆਵੈਜਾਇ॥੨॥ਹਉਹਉਕਰਤਬਧੇਬਿਕਾਰ॥ਮੋਹਲੋਭਡੂਬੌਸੰ
ਸਾਰ॥ਕਾਮਿਕ੍ਰੋਧਿਮਨੁਵਸਿਕੀਆ॥ਸੁਪਨੈਨਾਮੁਨਹਰਿਲੀਆ॥੩॥ਕਬਹੀਰਾ ੬੧੫
ਜਾਕਬਮੰਗਨਹਾਰੁ॥ਦੂਖਸੂਖਬਾਧੋਸੰਸਾਰ॥ਮਨਉਧਰਣਕਾਸਾਜੁਨਾਹਿ॥ਪਾਪ
ਬੰਧਨਨਿਤਪਉਤਜਾਹਿ॥੪॥ਈਠਮੀਤਕੋਊਸਖਾਨਾਹਿ॥ਆਪਿਬੀਜਿਆਪੇਹੀ
ਖਾਂਹਿ॥ਜਾਕੈਕੀਨੈਹੋਤਬਿਕਾਰ॥ਸੇਛੋਡਿਚਲਿਆਖਿਨਮਹਿਗਵਾਰ॥੫॥ਮਾ
ਇਆਮੋਹਿਬਹੁਭਰਮਿਆ॥ਕਿਰਤਰੇਖਕਰਿਕਰਮਿਆ॥ਕਰਣੈਹਾਰੁਅਲਿਪ
ਤੁਆਪਿ॥ਨਹੀਲੇਪੁਪ੍ਰਭਪੁੰਨਪਾਪਿ॥੬॥ਰਾਖਿਲੇਹੁਗੋਬਿੰਦਦਇਆਲ॥ਤੇ
ਰੀਸਰਣਿਪੂਰਨਕ੍ਰਿਪਾਲ॥ਤੁਝਬਿਨੁਦੂਜਾਨਹੀਠਾਉ॥ਕਰਿਕਿਰਪਾਪ੍ਰਭਦੇਹੁਨਾਉ
॥੭॥ਤੂਕਰਤਾਤੂਕਰਣਹਾਰੁ॥ਤੂਊਚਾਤੂਬਹੁਅਪਾਰੁ॥ਕਰਿਕਿਰਪਾਲੜਿਲੇਹੁਲਾ
ਇ॥ਨਾਨਕਦਾਸਪ੍ਰਭਕੀਸਰਣਾਇ॥੮॥੨॥

ਬਸੰਤੁਕੀਵਾਰਮਹਲੁ੫ ੧ੴਸਤਿਗੁਰਪ੍ਰਸਾਦਿ॥

ਹਰਿਕਾਨਾਮੁਧਿਆਇਕੈਹੋਹੁਹਰਿਆਭਾਈ॥ਕਰਮਿਲਿਖੰਤੈਪਾਈਐਇਹਰੁਤਿਸੁ
ਹਾਈ॥ਵਣੁਤ੍ਰਿਣੁਤ੍ਰਿਭਵਣੁਮਉਲਿਆਅੰਮ੍ਰਿਤਫਲੁਪਾਈ॥ਮਿਲਿਸਾਧੂਸੁਖੁ
ਊਪਜੈਲਥੀਸਭਛਾਈ॥ਨਾਨਕੁਸਿਮਰੈਏਕੁਨਾਮੁਫਿਰਿਬਹੁੜਿਨਧਾਈ॥੧॥ਪੰਜੇਬ
ਧੇਮਹਾਬਲੀਕਰਿਸਚਾਢੋਆ॥ਆਪਣੇਚਰਣਜਪਾਇਅਨੁਵਿਚਿਦਯੁਖੜੋਆ॥
ਰੋਗਸੋਗਸਭਿਮਿਟਿਗਏਨਿਤਨਵਾਨਿਰੋਆ॥ਦਿਨੁਰੈਣਿਨਾਮੁਧਿਆਇਦਾਫਿਰਿ
ਪਾਇਨਮੋਆ॥ਜਿਸਤੇਉਪਜਿਆਨਾਨਕਾਸੋਈਫਿਰਿਹੋਆ॥੨॥ਕਿਥਹੁਉਪਜੈ
ਕਹਰਹੈਕਹਮਾਹਿਸਮਾਵੈ॥ਜੀਅਜੰਤਸਭਿਖਸਮਕੇਕਉਣੁਕੀਮਤਿਪਾਵੈ॥ਕਹ
ਨਿਧਿਆਇਨਿਸੁਣਨਿਨਿਤਸੇਭਗਤਸੁਹਾਵੈ॥ਅਗਮਅਗੋਚਰੁਸਾਹਿਬੋ
ਦੂਸਰੁਲਵੈਨਲਾਵੈ॥ਸਚੁਪੂਰੈਗੁਰਿਉਪਦੇਸਿਆਨਾਨਕੁਸੁਣਾਵੈ॥੩॥੧॥

ਬਸੰਤੁ ਬਾਣੀ ਭਗਤਾਂ ਕੀ ਕਬੀਰ ਜੀਉ ਘਰੁ ੧ ੧ਓ ਸਤਿਗੁਰ ਪ੍ਰਸਾਦਿ॥
ਮਉਲੀ ਧਰਤੀ ਮਉਲਿਆ ਅਕਾਸੁ॥ ਘਟਿ ਘਟਿ ਮਉਲਿਆ ਆਤਮ ਪ੍ਰਗਾਸੁ॥
੧॥ ਰਾਜਾ ਰਾਮੁ ਮਉਲਿਆ ਅਨਤ ਭਾਇ॥ ਜਹ ਦੇਖਉ ਤਹ ਰਹਿਆ ਸਮਾਇ॥੧॥
ਰਹਾਉ॥ ਦੁਤੀਆ ਮਉਲੇ ਚਾਰਿ ਬੇਦ॥ ਸਿੰਮ੍ਰਿਤਿ ਮਉਲੀ ਸਿਉ ਕਤੇਬ॥੨॥ ਸੰਕ
ਰੁ ਮਉਲਿਓ ਜੋਗ ਧਿਆਨ॥ ਕਬੀਰ ਕੋ ਸੁਆਮੀ ਸਭ ਸਮਾਨ॥੩॥੧॥
ਪੰਡਿਤ ਜਨ ਮਾਤੇ ਪੜ੍ਹਿ ਪੁਰਾਨ॥ ਜੋਗੀ ਮਾਤੇ ਜੋਗ ਧਿਆਨ॥ ਸੰਨਿਆਸੀ ਮਾਤੇ ਅ
ਹੰਮੇਵ॥ ਤਪਸੀ ਮਾਤੇ ਤਪ ਕੈ ਭੇਵ॥੧॥ ਸਭ ਮਦ ਮਾਤੇ ਕੋਊ ਨ ਜਾਗ॥ ਸੰਗ ਹੀ ਚੋਰ ਘ
ਰੁ ਮੁਸਨ ਲਾਗ॥੧॥ ਰਹਾਉ॥ ਜਾਗੈ ਸੁਕਦੇਉ ਅਰੁ ਅਕੂਰੁ॥ ਹਣਵੰਤੁ ਜਾਗੈ ਧਰਿ
ਲੰਕੂਰੁ॥ ਸੰਕਰੁ ਜਾਗੈ ਚਰਨ ਸੇਵ॥ ਕਲਿ ਜਾਗੇ ਨਾਮਾ ਜੈਦੇਵ॥੨॥ ਜਾਗਤ ਸੋਵਤ
ਬਹੁ ਪ੍ਰਕਾਰ॥ ਗੁਰਮੁਖਿ ਜਾਗੈ ਸੋਈ ਸਾਰੁ॥ ਇਸੁ ਦੇਹੀ ਕੇ ਅਧਿਕ ਕਾਮ॥ ਕਹਿ ਕਬੀਰ
ਭਜਿ ਰਾਮ ਨਾਮ॥੩॥੨॥ ਜੋਇ ਖਸਮੁ ਹੈ ਜਾਇਆ॥ ਪੂਤਿ ਬਾਪੁ ਖੇਲਾਇ
ਆ॥ ਬਿਨੁ ਸ੍ਰਵਣਾ ਖੀਰੁ ਪਿਲਾਇਆ॥੧॥ ਦੇਖਹੁ ਲੋਗਾ ਕਲਿ ਕੋ ਭਾਉ॥ ਸੁਤਿ ਮੁ
ਕਲਾਈ ਅਪਨੀ ਮਾਉ॥੧॥ ਰਹਾਉ॥ ਪਗਾ ਬਿਨੁ ਹੁਰੀਆ ਮਾਰਤਾ॥ ਬਦਨੈ ਬਿਨੁ
ਖਿਰ ਖਿਰ ਹਾਸਤਾ॥ ਨਿੰਦ੍ਰਾ ਬਿਨੁ ਨਰੁ ਪੈ ਸੋਵੈ॥ ਬਿਨੁ ਬਾਸਨ ਖੀਰੁ ਬਿਲੋਵੈ॥੨॥ ਬਿ
ਨੁ ਅਸਥਨ ਗਊ ਲਵੇਰੀ॥ ਪੈਡੇ ਬਿਨੁ ਬਾਟ ਘਨੇਰੀ॥ ਬਿਨੁ ਸਤਿਗੁਰ ਬਾਟ ਨ ਪਾਈ
॥ ਕਹੁ ਕਬੀਰ ਸਮਝਾਈ॥੩॥੩॥ ਪ੍ਰਹਲਾਦ ਪਠਾਏ ਪੜਨ ਸਾਲ॥ ਸੰਗਿ
ਸਖਾ ਬਹੁ ਲੀਏ ਬਾਲ॥ ਮੋ ਕਉ ਕਹਾ ਪੜ੍ਹਾਵਸਿ ਆਲ ਜਾਲ॥ ਮੇਰੀ ਪਟੀਆ ਲਿ
ਖਿ ਦੇਹੁ ਸ੍ਰੀ ਗੋਪਾਲ॥੧॥ ਨਹੀ ਛੋਡਉ ਰੇ ਬਾਬਾ ਰਾਮ ਨਾਮ॥ ਮੇਰੋ ਅਉਰ ਪੜ੍ਹਣ
ਸਿਉ ਨਹੀ ਕਾਮੁ॥੧॥ ਰਹਾਉ॥ ਸੰਡੈ ਮਰਕੈ ਕਹਿਓ ਜਾਇ॥ ਪ੍ਰਹਲਾਦ ਬੁਲਾਏ
ਬੇਗਿ ਧਾਇ॥ ਤੂ ਰਾਮ ਕਹਨ ਕੀ ਛੋਡੁ ਬਾਨਿ॥ ਤੁਝੁ ਤੁਰਤੁ ਛਡਾਊ ਮੇਰੋ ਕਹਿਓ ਮਾਨਿ
॥੨॥ ਮੋ ਕਉ ਕਹਾ ਸਤਾਵਹੁ ਬਾਰ ਬਾਰ॥ ਪ੍ਰਭਿ ਜਲ ਥਲ ਗਿਰਿ ਕੀਏ ਪਹਾਰ॥
ਇਕੁ ਰਾਮੁ ਨ ਛੋਡਉ ਗੁਰਹਿ ਗਾਰਿ॥ ਮੋ ਕਉ ਘਾਲਿ ਜਾਰਿ ਭਾਵੈ ਮਾਰਿ ਡਾਰਿ॥੩॥
ਕਾਢਿ ਖੜਗੁ ਕੋਪਿਓ ਰਿਸਾਇ॥ ਤੁਝੁ ਰਾਖਨਹਾਰੋ ਮੋਹਿ ਬਤਾਇ॥ ਪ੍ਰਭ ਥੰਭ ਤੇ

ਨਿਕਸੈ ਕੈ ਬਿਸਥਾਰ॥ ਹਰਨਾਖਸੁ ਛੇਦਿਓ ਨਖ ਬਿਦਾਰ॥੪॥ ਓਇ ਪਰਮ ਪੁਰਖ ਦੇਵਾ
ਧਿ ਦੇਵ॥ ਭਗਤਿ ਹੇਤਿ ਨਰਸਿੰਘ ਭੇਵ॥ ਕਹਿ ਕਬੀਰ ਕੋ ਲਖੈ ਨ ਪਾਰ॥ ਪ੍ਰਹਲਾਦ ਉਧ ੬੧੯
ਰੇ ਅਨਿਕ ਬਾਰ॥੫॥੪॥ ਇਸੁ ਤਨ ਮਨ ਮਧੇ ਮਦਨ ਚੋਰ॥ ਜਿਨਿ ਗਿਆਨ
ਰਤਨੁ ਹਿਰਿ ਲੀਨੋ ਮੋਰ॥ ਮੈ ਅਨਾਥੁ ਪ੍ਰਭ ਕਹਉ ਕਾਹਿ॥ ਕੋ ਕੋ ਨ ਬਿਗੂਤੋ ਮੈ ਕੋ ਆਹਿ
॥੧॥ ਮਾਧਉ ਦਾਰੁਨ ਦੁਖੁ ਸਹਿਓ ਨ ਜਾਇ॥ ਮੇਰੋ ਚਪਲ ਬੁਧਿ ਸਿਉ ਕਹਾ ਬਸਾਇ॥
੧॥ ਰਹਾਉ॥ ਸਨਕ ਸਨੰਦਨ ਸਿਵ ਸੁਕਾਦਿ॥ ਨਾਭਿ ਕਮਲ ਜਾਨੇ ਬ੍ਰਹਮਾਦਿ॥ ਕਬਿ
ਜਨ ਜੋਗੀ ਜਟਾਧਾਰਿ॥ ਸਭ ਆਪਨ ਅਉਸਰ ਚਲੇ ਸਾਰਿ॥੨॥ ਤੂ ਅਥਾਹੁ ਮੋਹਿ
ਥਾਹ ਨਾਹਿ॥ ਪ੍ਰਭ ਦੀਨਾ ਨਾਥ ਦੁਖੁ ਕਹਉ ਕਾਹਿ॥ ਮੋਰੋ ਜਨਮ ਮਰਨ ਦੁਖੁ ਆਥਿ ਧੀਰ॥
ਸੁਖ ਸਾਗਰ ਗੁਨ ਰਉ ਕਬੀਰ॥੩॥੫॥ ਨਾਇਕੁ ਏਕੁ ਬਨਜਾਰੇ ਪਾਚ॥ ਬਰ
ਧ ਪਚੀਸਕ ਸੰਗੁ ਕਾਚ॥ ਨਉ ਬਹੀਆਂ ਦਸ ਗੋਨਿ ਆਹਿ॥ ਕਸਨਿ ਬਹਤਰਿ ਲਾਗੀ
ਤਾਹਿ॥੧॥ ਮੋਹਿ ਐਸੇ ਬਨਜ ਸਿਉ ਨਹੀਨ ਕਾਜੁ॥ ਜਿਹ ਘਟੈ ਮੂਲੁ ਨਿਤ ਬਢੈ ਬਿਆ
ਜੁ॥ ਰਹਾਉ॥ ਸਾਤ ਸੂਤ ਮਿਲਿ ਬਨਜੁ ਕੀਨ॥ ਕਰਮ ਭਾਵਨੀ ਸੰਗਿ ਲੀਨ॥ ਤੀਨਿ
ਜਗਾਤੀ ਕਰਤ ਰਾਰਿ॥ ਚਲੋ ਬਨਜਾਰਾ ਹਾਥ ਝਾਰਿ॥੨॥ ਪੂੰਜੀ ਹਿਰਾਨੀ ਬਨਜੁ ਟੂ
ਟ॥ ਦਹ ਦਿਸ ਟਾਂਡੋ ਗਇਓ ਫੂਟਿ॥ ਕਹਿ ਕਬੀਰ ਮਨ ਸਰਸੀ ਕਾਜ॥ ਸਹਜ ਸਮਾਨੋ
ਤ ਭਰਮ ਭਾਜ॥੩॥੬॥

ਬਸੰਤੁ ਹਿੰਡੋਲੁ॥ ਘਰੁ ੨ ੧ਓ ਸਤਿਗੁਰ ਪ੍ਰਸਾਦਿ॥
ਮਾਤਾ ਜੂਠੀ ਪਿਤਾ ਭੀ ਜੂਠਾ ਜੂਠੇ ਹੀ ਫਲ ਲਾਗੇ॥ ਆਵਹਿ ਜੂਠੇ ਜਾਹਿ ਭੀ ਜੂਠੇ ਜੂਠੇ
ਮਰਹਿ ਅਭਾਗੇ॥੧॥ ਕਹੁ ਪੰਡਿਤ ਸੂਚਾ ਕਵਨੁ ਠਾਉ॥ ਜਹਾਂ ਬੈਸਿ ਹਉ ਭੋਜਨੁ ਖਾ
ਉ॥੧॥ ਰਹਾਉ॥ ਜਿਹਬਾ ਜੂਠੀ ਬੋਲਤ ਜੂਠਾ ਕਰਨ ਨੇਤ੍ਰ ਸਭਿ ਜੂਠੇ॥ ਇੰਦ੍ਰੀ ਕੀ ਜੂਠਿ
ਉਤਰਸਿ ਨਾਹੀ ਬ੍ਰਹਮ ਅਗਨਿ ਕੇ ਲੂਠੇ॥੨॥ ਅਗਨਿ ਭੀ ਜੂਠੀ ਪਾਨੀ ਜੂਠਾ ਜੂਠੀ ਬੈ
ਸਿ ਪਕਾਇਆ॥ ਜੂਠੀ ਕਰਛੀ ਪਰੋਸਨ ਲਾਗਾ ਜੂਠੇ ਹੀ ਬੈਠਿ ਖਾਇਆ॥੩॥ ਗੋਬ
ਰੁ ਜੂਠਾ ਚਉਕਾ ਜੂਠਾ ਜੂਠੀ ਦੀਨੀ ਕਾਰਾ॥ ਕਹਿ ਕਬੀਰ ਤੇਈ ਨਰ ਸੂਚੇ ਸਾਚੀ ਪਰੀ ਬਿ
ਚਾਰਾ॥੪॥੧॥੭॥

ਰਾਮਾਨੰਦ ਜੀ ॥ ਘਰੁ ੧ ੧ਓ ਸਤਿਗੁਰ ਪ੍ਰਸਾਦਿ ॥
ਕਤ ਜਾਈਐ ਰੇ ਘਰਿ ਲਾਗੋ ਰੰਗੁ ॥ ਮੇਰਾ ਚਿਤੁ ਨ ਚਲੈ ਮਨੁ ਭਇਓ ਪੰਗੁ ॥੧॥ ਰਹਾਉ ॥
ਏਕ ਦਿਵਸ ਮਨ ਭਈ ਉਮੰਗ ॥ ਘਸਿ ਚੰਦਨ ਚੋਆ ਬਹੁ ਸੁਗੰਧ ॥ ਪੂਜਨ ਚਾਲੀ
ਬ੍ਰਹਮ ਠਾਇ ॥ ਸੋ ਬ੍ਰਹਮੁ ਬਤਾਇਓ ਗੁਰ ਮਨ ਹੀ ਮਾਹਿ ॥੧॥ ਜਹਾ ਜਾਈਐ ਤਹ ਜ
ਲ ਪਖਾਨ ॥ ਤੂ ਪੂਰਿ ਰਹਿਓ ਹੈ ਸਭ ਸਮਾਨ ॥ ਬੇਦ ਪੁਰਾਨ ਸਭ ਦੇਖੇ ਜੋਇ ॥ ਊਹਾਂ ਤ
ਉ ਜਾਈਐ ਜਉ ਈਹਾਂ ਨ ਹੋਇ ॥੨॥ ਸਤਿਗੁਰ ਮੈ ਬਲਿਹਾਰੀ ਤੋਰ ॥ ਜਿਨਿ ਸਕਲ
ਬਿਕਲ ਭ੍ਰਮ ਕਾਟੇ ਮੋਰ ॥ ਰਾਮਾਨੰਦ ਸੁਆਮੀ ਰਮਤ ਬ੍ਰਹਮ ॥ ਗੁਰ ਕਾ ਸਬਦੁ ਕਾਟੈ ਕੋ
ਟਿ ਕਰਮ ॥੩॥੧॥

ਬਸੰਤੁ ਬਾਣੀ ਨਾਮਦੇਉ ਜੀ ਕੀ ॥ ੧ਓ ਸਤਿਗੁਰ ਪ੍ਰਸਾਦਿ ॥
ਸਾਹਿਬੁ ਸੰਕਟਵੈ ਸੇਵਕੁ ਭਜੈ ॥ ਚਿਰੰਕਾਲ ਨ ਜੀਵੈ ਦੋਊ ਕੁਲ ਲਜੈ ॥੧॥ ਤੇਰੀ ਭਗ
ਤਿ ਨ ਛੋਡਉ ਭਾਵੈ ਲੋਗੁ ਹਸੈ ॥ ਚਰਨ ਕਮਲ ਮੇਰੇ ਹੀਅਰੇ ਬਸੈ ॥੧॥ ਰਹਾਉ ॥ ਜੈਸੇ
ਅਪਨੇ ਧਨਹਿ ਪ੍ਰਾਨੀ ਮਰਨੁ ਮਾਂਡੈ ॥ ਤੈਸੇ ਸੰਤ ਜਨਾਂ ਰਾਮ ਨਾਮੁ ਨ ਛਾਡੈਂ ॥੨॥ ਗੰਗਾ ਗਇ
ਆ ਗੋਦਾਵਰੀ ਸੰਸਾਰ ਕੇ ਕਾਮਾ ॥ ਨਾਰਾਇਣੁ ਸੁਪ੍ਰਸੰਨ ਹੋਇ ਤ ਸੇਵਕੁ ਨਾਮਾ ॥੩॥੧॥
ਲੋਭ ਲਹਰਿ ਅਤਿ ਨੀਝਰ ਬਾਜੈ ॥ ਕਾਇਆ ਡੂਬੈ ਕੇਸਵਾ ॥੧॥ ਸੰਸਾਰੁ ਸਮੁੰਦੇ
ਤਾਰਿ ਗੋਬਿੰਦੇ ॥ ਤਾਰਿ ਲੈ ਬਾਪ ਬੀਠੁਲਾ ॥੧॥ ਰਹਾਉ ॥ ਅਨਿਲ ਬੇੜਾ ਹਉ ਖੇਵਿ
ਨ ਸਾਕਉ ॥ ਤੇਰਾ ਪਾਰੁ ਨ ਪਾਇਆ ਬੀਠੁਲਾ ॥੨॥ ਹੋਹੁ ਦਇਆਲੁ ਸਤਿਗੁਰੁ ਮੇਲਿ
ਤੂ ਮੋ ਕਉ ਪਾਰਿ ਉਤਾਰੇ ਕੇਸਵਾ ॥੩॥ ਨਾਮਾ ਕਹੈ ਹਉ ਤਰਿ ਭੀ ਨ ਜਾਨਉ ॥ ਮੋ ਕਉ ਬਾ
ਹ ਦੇਹਿ ਬਾਹ ਦੇਹਿ ਬੀਠੁਲਾ ॥੪॥੧॥੨॥ ਸਹਜ ਅਵਲਿ ਧੂੜਿ ਮਣੀ
ਗਾਡੀ ਚਾਲਤੀ ॥ ਪੀਛੈ ਤਿਨਕਾ ਲੈ ਕਰਿ ਹਾਂਕਤੀ ॥੧॥ ਜੈਸੇ ਪਨਕਤ ਥ੍ਰੂਟਿਟਿ ਹਾਂਕ
ਤੀ ॥ ਸਰਿ ਧੋਵਨ ਚਾਲੀ ਲਾਡੁਲੀ ॥੧॥ ਰਹਾਉ ॥ ਧੋਬੀ ਧੋਵੈ ਬਿਰਹ ਬਿਰਾਤਾ ॥
ਹਰਿ ਚਰਨ ਮੇਰਾ ਮਨੁ ਰਾਤਾ ॥੨॥ ਭਣਤਿ ਨਾਮਦੇਉ ਰਮਿ ਰਹਿਆ ॥ ਅਪਨੇ ਭਗਤ
ਪਰ ਕਰਿ ਦਇਆ ॥੩॥੩॥

ਬਸੰਤੁ ਬਾਣੀ ਰਵਿਦਾਸ ਜੀ ਕੀ ॥ ੧ਓ ਸਤਿਗੁਰ ਪ੍ਰਸਾਦਿ ॥

ਤੁਝਹਿ ਸੁਝੰਤਾ ਕਛੂ ਨਾਹਿ ॥ ਪਹਿਰਾਵਾ ਦੇਖੇ ਊਭਿ ਜਾਹਿ ॥ ਗਰਬਵਤੀ ਕਾ ਨਾਹੀ ਠ
ਉ ॥ ਤੇਰੀ ਗਰਦਨਿ ਊਪਰਿ ਲਵੈ ਕਾਉ ॥੧॥ ਤੂ ਕਾਂਇ ਗਰਬਹਿ ਬਾਵਲੀ ॥ ਜੈਸੇ ਭ
ਾਦਉ ਖੂੰਬਰਾਜੁ ਤੂ ਤਿਸ ਤੇ ਖਰੀ ਉਤਾਵਲੀ ॥੧॥ ਰਹਾਉ ॥ ਜੈਸੇ ਕੁਰੰਕ ਨਹੀ ਪਾਇਓ
ਭੇਦੁ ॥ ਤਨਿ ਸੁਗੰਧ ਢੂਢੈ ਪ੍ਰਦੇਸੁ ॥ ਅਪ ਤਨ ਕਾ ਜੋ ਕਰੇ ਬੀਚਾਰੁ ॥ ਤਿਸੁ ਨਹੀ ਜਮਕੰ
ਕਰੁ ਕਰੇ ਖੁਆਰੁ ॥੨॥ ਪੁਤ੍ਰ ਕਲਤ੍ਰ ਕਾ ਕਰਹਿ ਅਹੰਕਾਰੁ ॥ ਠਾਕੁਰੁ ਲੇਖਾ ਮਗਨਹਾਰੁ ॥
ਫੇੜੇ ਕਾ ਦੁਖੁ ਸਹੈ ਜੀਉ ॥ ਪਾਛੇ ਕਿਸਹਿ ਪੁਕਾਰਹਿ ਪੀਉ ਪੀਉ ॥੩॥ ਸਾਧੂ ਕੀ ਜਉ
ਲੇਹਿ ਓਟ ॥ ਤੇਰੇ ਮਿਟਹਿ ਪਾਪ ਸਭ ਕੋਟਿ ਕੋਟਿ ॥ ਕਹਿ ਰਵਿਦਾਸ ਜੁ ਜਪੈ ਨਾਮੁ ॥
ਤਿਸੁ ਜਾਤਿ ਨ ਜਨਮੁ ਨ ਜੋਨਿ ਕਾਮੁ ॥੪॥੧॥ ਬਸੰਤੁ ਕਬੀਰ ਜੀਉ ॥
੧ਓ ਸਤਿਗੁਰ ਪ੍ਰਸਾਦਿ ॥
ਸੁਰਹ ਕੀ ਜੈਸੀ ਤੇਰੀ ਚਾਲ ॥ ਤੇਰੀ ਪੂੰਛਟ ਊਪਰਿ ਝਮਕ ਬਾਲ ॥੧॥ ਇਸ ਘਰ ਮਹ
ਹੈ ਸੁ ਤੂ ਢੂੰਢਿ ਖਾਹਿ ॥ ਅਉਰ ਕਿਸ ਹੀ ਕੇ ਤੂ ਮਤਿ ਹੀ ਜਾਹਿ ॥੧॥ ਰਹਾਉ ॥ ਚਾਕੀ ਚਾ
ਟਹਿ ਚੂਨੁ ਖਾਹਿ ॥ ਚਾਕੀ ਕਾ ਚੀਥ੍ਰਾ ਕਹਾਂ ਲੈ ਜਾਹਿ ॥੨॥ ਛੀਕੇ ਪਰ ਤੇਰੀ ਬਹੁਤੁ ਡੀ
ਠਿ ॥ ਮਤੁ ਲਕਰੀ ਸੋਟਾ ਤੇਰੀ ਪਰੈ ਪੀਠਿ ॥੩॥ ਕਹਿ ਕਬੀਰ ਭੋਗ ਭਲੇ ਕੀਨ ॥ ਮਤਿ
ਕੋਊ ਮਾਰੈ ਈਂਟ ਢੇਮ ॥੪॥੧॥

ਰਾਗੁਸਾਰਗਚਉਪਦੇਮਹਲਾ੧ ਘਰੁ੧ ੧ੴਸਤਿਨਾਮੁਕਰਤਾਪੁਰਖੁਨਿਰਭਉਨਿਰਵੈਰੁ
ਅਕਾਲਮੂਰਤਿਅਜੂਨੀਸੈਭੰਗੁਰਪ੍ਰਸਾਦਿ॥
ਅਪੁਨੇਠਾਕੁਰਕੀਹਉਚੇਰੀ॥ਚਰਨਗਹੇਜਗਜੀਵਨਪ੍ਰਭਕੇਹਉਮੈਮਾਰਿਨਿਬੇਰੀ॥੧॥
ਰਹਾਉ॥ਪੂਰਨਪਰਮਜੋਤਿਪਰਮੇਸਰਪ੍ਰੀਤਮਪ੍ਰਾਨਹਮਾਰੇ॥ਮੋਹਨਿਮੋਹਿਲੀਆਮ
ਨੁਮੇਰਾਸਮਝਸਿਸਬਦੁਬੀਚਾਰੇ॥੧॥ਮਨਮੁਖਹੀਨਹੋਛੀਮਤਿਝੂਠੀਮਨਿਤਨਿਪੀ
ਰਸਰੀਰੇ॥ਜਬਕੀਰਾਮਰੰਗੀਲੈਰਾਤੀਰਾਮਜਪਤਮਨਧੀਰੇ॥੨॥ਹਉਮੈਛੋਡਿਭਈ
ਬੈਰਾਗਨਿਤਬਸਾਚੀਸੁਰਤਿਸਮਾਨੀ॥ਅਕੁਲਨਿਰੰਜਨਸਿਉਮਨੁਮਾਨਿਆਬਿ
ਸਰੀਲਾਜਲੋਕਾਨੀ॥੩॥ਭੂਰਭਵਿਖਨਾਹੀਤੁਮਜੈਸੇਮੇਰੇਪ੍ਰੀਤਮਪ੍ਰਾਨਅਧਾਰਾ॥
ਹਰਿਕੈਨਾਮਿਰਤੀਸੋਹਾਗਨਿਨਾਨਕਰਾਮਭਤਾਰਾ॥੪॥੧॥ਸਾਰਗਮਹਲਾ੧
॥ਹਰਿਬਿਨੁਕਿਉਰਹੀਐਦੂਖੁਬਿਆਪੈ॥ਜਿਹਵਾਸਾਦੁਨਫੀਕੀਰਸਬਿਨੁਬਿਨੁਪ
ਭਕਾਲੁਸੰਤਾਪੈ॥੧॥ਰਹਾਉ॥ਜਬਲਗੁਦਰਸੁਨਪਰਸੈਪ੍ਰੀਤਮਤਬਲਗੁਭੂਖਪਿ
ਆਸੀ॥ਦਰਸਨੁਦੇਖਤਹੀਮਨੁਮਾਨਿਆਜਲਰਸਿਕਮਲਬਿਗਾਸੀ॥੧॥ਊਨਵਿ
ਘਨਹਰੁਗਰਜੈਬਰਸੈਕੋਕਿਲਮੋਰਬੈਰਾਗੈ॥ਤਰਵਰਬਿਰਖਬਿਹੰਗਭੁਇਅੰਗਮ
ਘਰਿਪਿਰੁਧਨਸੋਹਾਗੈ॥੨॥ਕੁਚਿਲਕੁਰੂਪਿਕੁਨਾਰਿਕੁਲਖਨੀਪਿਰਕਾਸਹਜੁਨਜਾਨਿ
ਆ॥ਹਰਿਰਸਰੰਗਿਰਸਨਨਹੀਤ੍ਰਿਪਤੀਦੁਰਮਤਿਦੂਖਸਮਾਨਿਆ॥੩॥ਆਇਨਜ
ਵੈਨਾਦੁਖੁਪਾਵੈਨਾਦੁਖਦਰਦੁਸਰੀਰੇ॥ਨਾਨਕਪ੍ਰਭਤੇਸਹਜਸੁਹੇਲੀਪ੍ਰਭਦੇਖਤਹੀਮ
ਨੁਧੀਰੇ॥੪॥੨॥ਸਾਰਗਮਹਲਾ੧ ॥ਦੂਰਿਨਾਹੀਮੇਰੋਪ੍ਰਭੁਪਿਆਰਾ॥ਸਤਿ
ਗੁਰਬਚਨਿਮੇਰੋਮਨੁਮਾਨਿਆਹਰਿਪਾਏਪ੍ਰਾਨਅਧਾਰਾ॥੧॥ਰਹਾਉ॥ਇਨਬਿਧਿ
ਹਰਿਮਿਲੀਐਵਰਕਾਮਨਿਧਨਸੋਹਾਗੁਪਿਆਰੀ॥ਜਾਤਿਬਰਨਕੁਲਸਹਸਾਚੂ
ਕਾਗੁਰਮਤਿਸਬਦਿਬੀਚਾਰੀ॥੧॥ਜਿਸੁਮਨੁਮਾਨੈਅਭਿਮਾਨੁਨਤਾਕਉਹਿੰਸਾ
ਲੋਭੁਵਿਸਾਰੇ॥ਸਹਜਿਰਵੈਵਰੁਕਾਮਣਿਪਿਰਕੀਗੁਰਮੁਖਿਰੰਗਿਸਵਾਰੇ॥੨॥ਜਾਰ
ਉਐਸੀਪ੍ਰੀਤਿਕੁਟੰਬਸਨਬੰਧੀਮਾਇਆਮੋਹਪਸਾਰੀ॥ਜਿਸੁਅੰਤਰਿਪ੍ਰੀਤਿ
ਰਾਮਰਸੁਨਾਹੀਦੁਬਿਧਾਕਰਮਬਿਕਾਰੀ॥੩॥ਅੰਤਰਿਰਤਨਪਦਾਰਥਹਿਤਕੌਦੁ

ਰੈਨਲਾਲਪਿਆਰੀ॥ਨਾਨਕਗੁਰਮੁਖਿਨਾਮੁਅਮੋਲਕੁਜੁਗਿਜੁਗਿਅੰਤਰਿਧਾਰੀ॥
੪॥੩॥
ਸਾਰੰਗਮਹਲਾ੪ ਘਰੁ੧ ੧ੴਸਤਿਗੁਰਪ੍ਰਸਾਦਿ॥
ਹਰਿਕੇਸੰਤਜਨਾਕੀਹਮਧੂਰਿ॥ਮਿਲਿਸਤਸੰਗਤਿਪਰਮਪਦੁਪਾਇਆਆਤਮਰਾ
ਮੁਰਹਿਆਭਰਪੂਰਿ॥੧॥ਰਹਾਉ॥ਸਤਿਗੁਰੁਸੰਤੁਮਿਲੈਸਾਂਤਿਪਾਈਐਕਿਲਵਿ
ਖਦੂਖਕਾਟੇਸਭਿਦੂਰਿ॥ਆਤਮਜੋਤਿਭਈਪਰਫੂਲਿਤਪੁਰਖੁਨਿਰੰਜਨੁਦੇਖਿਆ
ਹਜੂਰਿ॥੧॥ਵਡੈਭਾਗਿਸਤਸੰਗਤਿਪਾਈਹਰਿਹਰਿਨਾਮੁਰਹਿਆਭਰਪੂਰਿ॥
ਅਠਸਠਿਤੀਰਥਮਜਨੁਕੀਆਸਤਸੰਗਤਿਪਗਨਾਏਧੂਰਿ॥੨॥ਦੁਰਮਤਿਬਿਕ
ਰਮਲੀਨਮਤਿਹੋਛੀਹਿਰਦਾਕੁਸੁਧੁਲਾਗਾਮੋਹੁਕੂਰੁ॥ਬਿਨੁਕਰਮਾਕਿਉਸੰਗਤਿਪ
ਈਐਹਉਮੈਬਿਆਪਿਰਹਿਆਮਨੁਝੂਰਿ॥੩॥ਹੋਹੁਦਇਆਲਕ੍ਰਿਪਾਕਰਿਹ
ਰਿਜੀਮਾਗਉਸਤਸੰਗਤਿਪਗਧੂਰਿ॥ਨਾਨਕਸੰਤੁਮਿਲੈਹਰਿਪਾਈਐਜਨੁਹਰਿ
ਭੇਟਿਆਰਾਮੁਹਜੂਰਿ॥੪॥੧॥ਸਾਰੰਗਮਹਲਾ੪ ॥ਗੋਬਿੰਦਚਰਨਨ
ਕਉਬਲਿਹਾਰੀ॥ਭਵਜਲੁਜਗਤਨਜਾਈਤਰਣਾਜਪਿਹਰਿਹਰਿਪਾਰਿਉਤਾਰੀ
॥੧॥ਰਹਾਉ॥ਹਿਰਦੈਪ੍ਰਤੀਤਿਬਨੀਪ੍ਰਭਕੇਰੀਸੇਵਾਸੁਰਤਿਬੀਚਾਰੀ॥ਅਨਦਿਨੁਰ
ਮਨਾਮੁਜਪਿਹਿਰਦੈਸਰਬਕਲਾਗੁਣਕਾਰੀ॥੧॥ਪ੍ਰਭੁਅਗਮਅਗੋਚਰੁਰਵਿਆ
ਸ੍ਰਬਠਾਈਮਨਿਤਨਿਅਲਖਅਪਾਰੀ॥ਗੁਰਕਿਰਪਾਲਭਏਤਬਪਾਇਆਹਿਰ
ਦੈਅਲਖੁਲਖਾਰੀ॥੨॥ਅੰਤਰਿਹਰਿਨਾਮੁਸਰਬਧਰਣੀਧਰਸਾਕਤਕਉਦੂਰਿ
ਭਇਆਅਹੰਕਾਰੀ॥ਤ੍ਰਿਸਨਾਜਲਤਨਕਬਹੂਬੂਝਹਿਜੂਐਬਾਜੀਹਾਰੀ॥੩॥
ਊਠਤਬੈਠਤਹਰਿਗੁਨਗਾਵਹਿਗੁਰਿਕਿੰਚਤਕਿਰਪਾਧਾਰੀ॥ਨਾਨਕਜਿਨਕਉਨ
ਦਰਿਭਈਹੈਤਿਨਕੀਪੈਜਸਵਾਰੀ॥੪॥੨॥ਸਾਰਗਮਹਲਾ੪ ॥ਹਰਿਹ
ਰਿਅੰਮ੍ਰਿਤਨਾਮੁਦੇਹੁਪਿਆਰੇ॥ਜਿਨਊਪਰਿਗੁਰਮੁਖਿਮਨੁਮਾਨਿਆਤਿਨਕੇਕਾਜ
ਸਵਾਰੇ॥੧॥ਰਹਾਉ॥ਜੋਜਨਦੀਨਭਏਗੁਰਆਗੈਤਿਨਕੇਦੂਖਨਿਵਾਰੇ॥ਅਨਦਿ
ਨੁਭਗਤਿਕਰਹਿਗੁਰਆਗੈਗੁਰਕੈਸਬਦਿਸਵਾਰੇ॥੧॥ਹਿਰਦੈਨਾਮੁਅੰਮ੍ਰਿਤਰਸ

ਰਸਨਾਰਸੁਗਾਵਹਿਗੁਣਬੀਚਾਰੇ॥ਗੁਰਪਰਸਾਦਿਅੰਮ੍ਰਿਤਰਸੁਚੀਨਿਆਓਇਪਾਵਹਿਮੋਖਦੁ
ਆਰੇ॥੨॥ਸਤਿਗੁਰੁਪੁਰਖੁਅਚਲੁਅਚਲਾਮਤਿਜਿਸੁਦ੍ਰਿੜਤਾਨਾਮੁਅਧਾਰੇ॥ਤਿਸੁਆ
ਗੈਜੀਉਦੇਵਉਅਪੁਨਾਹਉਸਤਿਗੁਰਕੈਬਲਿਹਾਰੇ॥੩॥ਮਨਮੁਖਭ੍ਰਮਿਦੂਜੈਭਾਇਲਾਗੇ
ਅੰਤਰਿਅਗਿਆਨੁਗੁਬਾਰੇ॥ਸਤਿਗੁਰੁਦਾਤਾਨਦਰਿਨਆਵੈਨਾਉਰਵਾਰਿਨਪਾਰੇ॥੪॥
ਸਰਬੇਘਟਘਟਿਰਵਿਆਸੁਆਮੀਸਰਬਕਲਾਕਲਧਾਰੇ॥ਨਾਨਕੁਦਾਸਨਿਦਾਸੁਕ
ਹਤਹੈਕਰਿਕਿਰਪਾਲੇਹੁਉਬਾਰੇ॥੫॥੩॥ਸਾਰਗਮਹਲਾ ੪ ॥ਗੋਬਿਦਕੀਐ
ਸੀਕਾਰਕਮਾਈਐ॥ਜੋਕਿਛੁਕਰੇਸੁਸਤਿਕਰਿਮਾਨਹੁਗੁਰਮੁਖਿਨਾਮਿਰਹਹੁਲਿਵਲਾਇ॥
੧॥ਰਹਾਉ॥ਗੋਬਿਦਪ੍ਰੀਤਿਲਗੀਅਤਿਮੀਠੀਅਵਰਵਿਸਰਿਸਭਜਾਇ॥ਅਨਦਿਨੁਰ
ਹਸੁਭਇਆਮਨੁਮਾਨਿਆਜੋਤੀਜੋਤਿਮਿਲਾਇ॥੧॥ਜਬਗੁਣਗਾਇਤਬਹੀਮਨੁ
ਤ੍ਰਿਪਤੈਸਾਂਤਿਵਸੈਮਨਿਆਇ॥ਗੁਰਕਿਰਪਾਲਭਏਤਬਪਾਇਆਹਰਿਚਰਣੀਚਿ
ਤੁਲਾਇ॥੨॥ਮਤਿਪ੍ਰਗਾਸਭਈਹਰਿਧਿਆਇਆਗਿਆਨਿਤਤਿਲਿਵਲਾਇ॥
ਅੰਤਰਿਜੋਤਿਪ੍ਰਗਟੀਮਨੁਮਾਨਿਆਹਰਿਸਹਜਿਸਮਾਧਿਲਗਾਇ॥੩॥ਹਿਰਦੈਕਪਟੁ
ਨਿਤਕਪਟੁਕਮਾਵਹਿਮੁਖਹੁਹਰਿਹਰਿਸੁਣਾਇ॥ਅੰਤਰਿਲੋਭੁਮਹਾਗੁਬਾਰੁਤੁਹਕੂਟੈ
ਦੁਖਖਾਇ॥੪॥ਜਬਸੁਪ੍ਰਸੰਨਭਏਪ੍ਰਭਮੇਰੇਗੁਰਮੁਖਿਪਰਚਾਲਾਇ॥ਨਾਨਕਨਾਮਨਿ
ਰੰਜਨੁਪਾਇਆਨਾਮੁਜਪਤਸੁਖੁਪਾਇ॥੫॥੪॥ਸਾਰਗਮਹਲਾ ੪ ॥ਮੇਰਾਮਨੁ
ਰਾਮਨਾਮਿਮਨੁਮਾਨੀ॥ਮੇਰੈਹੀਅਰੈਸਤਿਗੁਰਿਪ੍ਰੀਤਿਲਗਾਈਮਨਿਹਰਿਹਰਿਕਥਾਸੁਖਾ
ਨੀ॥੧॥ਰਹਾਉ॥ਦੀਨਦਇਆਲਹੋਵਹੁਜਨਊਪਰਿਜਨਦੇਵਹੁਅਕਥਕਹਾਨੀ॥ਸੰ
ਤਜਨਾਮਿਲਿਹਰਿਰਸੁਪਾਇਆਹਰਿਮਨਿਤਨਿਮੀਠਲਗਾਨੀ॥੧॥ਹਰਿਕੈਰੰਗਿਰ
ਤੇਬੈਰਾਗੀਜਿਨਗੁਰਮਤਿਨਾਮੁਪਛਾਨੀ॥ਪੁਰਖੈਪੁਰਖੁਮਿਲਿਆਸੁਖੁਪਾਇਆਸ
ਭਚੂਕੀਆਵਣਜਾਨੀ॥੨॥ਨੈਣੀਬਿਰਹੁਦੇਖਾਪ੍ਰਭਸੁਆਮੀਰਸਨਾਨਾਮੁਵਖਾਨੀ॥
ਸ੍ਰਵਣੀਕੀਰਤਨੁਸੁਨਉਦਿਨੁਰਾਤੀਹਿਰਦੈਹਰਿਹਰਿਭਾਨੀ॥੩॥ਪੰਚਜਨਾਗੁਰਿਵ
ਸਿਗਤਿਆਏਤਉਉਨਮਨਿਨਾਮਿਲਗਾਨੀ॥ਜਨਨਾਨਕਹਰਿਕਿਰਪਾਧਾਰੀਹਰਿ
ਰਾਮੈਨਾਮਿਸਮਾਨੀ॥੪॥੫॥ਸਾਰਗਮਹਲਾ ੪ ॥ਜਪਿਮਨਰਾਮਨਾਮੁਪੜ੍ਹੁਸਾ

ਰੁ॥ਰਾਮਨਾਮਬਿਨੁਥਿਰੁਨਹੀਕੋਈਹੋਰੁਨਿਹਫਲਸਭੁਬਿਸਥਾਰੁ॥੧॥ਰਹਾਉ॥ਕਿਆਲ
ਹੈਕਿਆਤਜੀਐਬਉਰੇਜੋਦੀਸੈਸੋਛਾਰੁ॥ਜਿਸੁਬਿਖਿਆਕਉਤੁਮਅਪੁਨੀਕਰਿਜਾਨ ੬੧੯
ਹੁਸਾਛਾਡਿਜਾਹੁਸਿਰਿਭਾਰੁ॥੧॥ਤਿਲੁਤਿਲੁਪਲੁਪਲੁਅਉਧਘਟੈਬੂਝਿਨ
ਸਕੈਗਵਾਰੁ॥ਸੋਕਿਛੁਕਰੈਜਿਸਾਥਿਨਚਾਲੈਇਹੁਸਾਕਤਕਾਆਚਾਰੁ॥੨॥ਸੰਤਜਨਾਕੈ
ਸੰਗਿਮਿਲੁਬਉਰੇਤਉਪਾਵਹਿਮੋਖਦੁਆਰੁ॥ਬਿਨੁਸਤਸੰਗਸੁਖੁਕਿਨੈਨਪਾਇਆ
ਜਾਇਪੂਛਹੁਬੇਦਬੀਚਾਰੁ॥੩॥ਰਾਣਾਰਾਉਸਭੈਕੋਊਚਾਲੈਝੂਠੁਛੋਡਿਜਾਇਪਾ
ਸਾਰੁ॥ਨਾਨਕਸੰਤਸਦਾਥਿਰੁਨਿਹਚਲੁਜਿਨਰਾਮਨਾਮੁਆਧਾਰੁ॥੪॥੬॥

ਸਾਰਗਮਹਲਾ ੪ ਘਰੁ ੩ ਦੁਪਦਾ॥ ੧ੴ ਸਤਿਗੁਰਪ੍ਰਸਾਦਿ॥
ਕਾਹੇਪੂਤਝਗਰਤਹਉਸੰਗਿਬਾਪ॥ਜਿਨਕੇਜਣੇਬਡੀਰੇਤੁਮਹਉਤਿਨਸਿਉਝਗ
ਰਤਪਾਪ॥੧॥ਰਹਾਉ॥ਜਿਸੁਧਨਕਾਤੁਮਗਰਬੁਕਰਤਹਉਸੋਧਨੁਕਿਸਹਿਨਆਪ॥
ਖਿਨਮਹਿਛੋਡਿਜਾਇਬਿਖਿਆਰਸੁਤਉਲਾਗੈਪਛੁਤਾਪ॥੧॥ਜੋਤੁਮਰੇਪ੍ਰਭਹੋਤੇਸੁ
ਆਮੀਹਰਿਤਿਨਕੇਜਾਪਹੁਜਾਪ॥ਉਪਦੇਸੁਕਰਤਨਾਨਕਜਨਤੁਮਕਉਜਉਸੁਨਹੁਤ
ਉਜਾਇਸੰਤਾਪ॥੨॥੧॥੭॥

ਸਾਰਗਮਹਲਾ ੪ ਘਰੁ ੫ ਦੁਪਦੇਪੜਤਾਲ॥ ੧ੴ ਸਤਿਗੁਰਪ੍ਰਸਾਦਿ॥
ਜਪਿਮਨਜਗੰਨਾਥਜਗਦੀਸਰੋਜਗਜੀਵਨੋਮਨਮੋਹਨਸਿਉਪ੍ਰੀਤਿਲਾਗੀਮੈਹਰਿ
ਹਰਿਹਰਿਟੇਕਸਭਦਿਨਸੁਸਭਰਾਤਿ॥੧॥ਰਹਾਉ॥ਹਰਿਕੀਉਪਮਾਅਨਿਕਅਨਿਕ
ਅਨਿਕਗੁਨਗਾਵਤਸੁਕਨਾਰਦਬ੍ਰਹਮਾਦਿਕਤਵਗੁਨਸੁਆਮੀਗਨਿਨਜਾਤਿ॥
ਤੂਹਰਿਬੇਅੰਤੁਤੂਹਰਿਬੇਅੰਤੁਤੂਹਰਿਸੁਆਮੀਤੂਆਪੇਹੀਜਾਨਹਿਆਪਨੀਭਾਂਤਿ॥੧
॥ਹਰਿਕੈਨਿਕਟਿਨਿਕਟਿਹਰਿਨਿਕਟਿਹੀਬਸਤੇਤੇਹਰਿਕੇਜਨਸਾਧੂਹਰਿਭਗਾਤ॥
ਤੇਹਰਿਕੇਜਨਹਰਿਸਿਉਰਲਿਮਿਲੇਜੈਸੇਜਨਨਾਨਕਸਲਲੈਸਲਲਮਿਲਾਤ॥
੨॥੧॥੮॥ਸਾਰੰਗਮਹਲਾ ੪ ॥ਜਪਿਮਨਨਰਹਰੇਨਰਹਰਸੁਆਮੀਹਰਿਸ
ਗਲਦੇਵਦੇਵਾਸ੍ਰੀਰਾਮਰਾਮਨਾਮਾਹਰਿਪ੍ਰੀਤਮੁਮੋਰਾ॥੧॥ਰਹਾਉ॥ਜਿਤੁਗ੍ਰਿਹਿਗੁ

ਨਗਾਵਤੇਹਰਿਕੇਗੁਨਗਾਵਤੇਰਾਮਗੁਨਗਾਵਤੇਤਿਤੁਗ੍ਰਿਹਿਵਾਜੇਪੰਚਸਬਦਵਡਭਾਗਮ
ਥੋਰਾ॥ਤਿਨਜਨਕੇਸਭਿਪਾਪਗਏਸਭਿਦੋਖਗਏਸਭਿਰੋਗਗਏਕਾਮੁਕ੍ਰੋਧੁਲੋਭੁਮੋਹੁਅ
ਭਿਮਾਨੁਗਏਤਿਨਜਨਕੇਹਰਿਮਾਰਿਕਢੇਪੰਚਚੋਰਾ॥੧॥ਹਰਿਰਾਮਬੋਲਹੁਹਰਿਸਾਧੂਹ
ਰਿਕੇਜਨਸਾਧੂਜਗਦੀਸੁਜਪਹੁਮਨਿਬਚਨਿਕਰਮਿਹਰਿਹਰਿਆਰਾਧੂਹਰਿਕੇਜਨਸਾ
ਧੂ॥ਹਰਿਰਾਮਬੋਲਿਹਰਿਰਾਮਬੋਲਿਸਭਿਪਾਪਗਵਾਧੂ॥ਨਿਤਨਿਤਜਾਗਰਣੁਕਰ
ਹੁਸਦਾਸਦਾਆਨੰਦੁਜਪਿਜਗਦੀਸੁੋਰਾ॥ਮਨਇਛੇਫਲਪਾਵਹੁਸਭੈਫਲਪਾਵਹੁ
ਧਰਮੁਅਰਥੁਕਾਮਮੋਖੁਜਨਨਾਨਕਹਰਿਸਿਉਮਿਲੇਹਰਿਭਗਤਤੋਰਾ॥੨॥੨॥੯॥
ਸਾਰਗਮਹਲਾ੪ ॥ਜਪਿਮਨਮਾਧੋਮਧੁਸੂਦਨੋਹਰਿਸ੍ਰੀਰੰਗੋਪਰਮੇਸਰੋਸਤਿਪ
ਰਮੇਸਰੋਪ੍ਰਭੁਅੰਤਰਜਾਮੀ॥ਸਭਦੂਖਨਕੋਹੰਤਾਸਭਸੂਖਨਕੋਦਾਤਾਹਰਿਪ੍ਰੀਤਮਗੁਨ
ਗਾਓੁ॥੧॥ਰਹਾਉ॥ਹਰਿਘਟਿਘਟੇਘਟਿਬਸਤਾਹਰਿਜਲਿਥਲੇਹਰਿਬਸਤਾਹ
ਰਿਥਾਨਥਾਨੰਤਰਿਬਸਤਾਮੈਹਰਿਦੇਖਨਕੋਚਾਉ॥ਕੋਈਆਵੈਸੰਤੋਹਰਿਕਾਜਨੁਸੰਤੋ
ਮੇਰਾਪ੍ਰੀਤਮਜਨੁਸੰਤੋਮੋਹਿਮਾਰਗੁਦਿਖਲਾਵੈ॥ਤਿਸੁਜਨਕੇਹਉਮਲਿਮਲਿਧੋਵਾ
ਪਾਉ॥੧॥ਹਰਿਜਨਕਉਹਰਿਮਿਲਿਆਹਰਿਸਰਧਾਤੇਮਿਲਿਆਗੁਰਮੁਖਿਹਰਿਮਿ
ਲਿਆ॥ਮੇਰੈਮਨਿਤਨਿਆਨੰਦਭਏਮੈਦੇਖਿਆਹਰਿਰਾਉ॥ਜਨਨਾਨਕਕਉਕਿਰ
ਪਾਭਈਹਰਿਕੀਕਿਰਪਾਭਈਜਗਦੀਸੁਰਕਿਰਪਾਭਈ॥ਮੈਅਨਦਿਨੋਸਦਸਦਸ
ਦਾਹਰਿਜਪਿਆਹਰਿਨਾਉ॥੨॥੩॥੧੦॥ਸਾਰਗਮਹਲਾ੪ ॥ਜਪਿਮਨਨਿਰ
ਭਉ॥ਸਤਿਸਤਿਸਦਾਸਤਿ॥ਨਿਰਵੈਰੁਅਕਾਲਮੂਰਤਿ॥ਆਜੂਨੀਸੰਭਉ॥ਮੇਰੇ
ਮਨਅਨਦਿਨੋਧਿਆਇਨਿਰੰਕਾਰੁਨਿਰਾਹਾਰੀ॥੧॥ਰਹਾਉ॥ਹਰਿਦਰਸਨਕਉਹਰਿਦ
ਰਸਨਕਉਕੋਟਿਕੋਟਿਤੇਤੀਸਸਿਧਜਤੀਜੋਗੀਤਟਤੀਰਥਪਰਭਵਨਕਰਤਰਹਤਨਿ
ਰਾਹਾਰੀ॥ਤਿਨਜਨਕੀਸੇਵਾਥਾਇਪਈਜਿਨਕਉਕਿਰਪਾਲਹੋਵਤੁਬਨਵਾਰੀ॥੧॥
ਹਰਿਕੇਹੋਸੰਤਭਲੇਤੇਊਤਮਭਗਤਭਲੇਜੋਭਾਵਤਹਰਿਰਾਮਮੁਰਾਰੀ॥ਜਿਨਕਾਅੰ
ਗੁਕਰੈਮੇਰਾਸੁਆਮੀਤਿਨਕੀਨਾਨਕਹਰਿਪੈਜਸਵਾਰੀ॥੨॥੪॥੧੧॥ਸਾਰਗਮਹਲਾ੪
ਪੜਤਾਲ॥ ॥ਜਪਿਮਨਗੋਵਿੰਦੁਹਰਿਗੋਵਿੰਦੁਗੁਣੀਨਿਧਾਨੁਸਭਿਸ੍ਰਿ

ਟਿਕਾਪ੍ਰਭਮੇਰੇਮਨਹਰਿਬੋਲਿਹਰਿਪੁਰਖੁਅਬਿਨਾਸੀ॥੧॥ਰਹਾਉ॥ਹਰਿਕਾਨਾਮੁਅੰਮ੍ਰਿਤੁ
ਹਰਿਹਰਿਹਰੇਸੋਪੀਐਜਿਸੁਰਾਮੁਪਿਆਸੀ॥ਹਰਿਆਪਿਦਇਆਲੁਦਇਆਕਰਿਮੇ ੬੨੦
ਲੈਜਿਸੁਸਤਿਗੁਰੂਸੋਜਨੁਹਰਿਹਰਿਅੰਮ੍ਰਿਤਨਾਮੁਚਖਾਸੀ॥੧॥ਜੋਜਨਸੇਵਹਿਸਦ
ਸਦਾਮੇਰਾਹਰਿਹਰੇਤਿਨਕਾਸਭੁਦੂਖੁਭਰਮੁਭਉਜਾਸੀ॥ਜਨੁਨਾਨਕੁਨਾਮੁਲਏ
ਤਾਂਜੀਵੈਜਿਉਚਾਤ੍ਰਿਕੁਜਲਿਪੀਐਤ੍ਰਿਪਤਾਸੀ॥੨॥੫॥੧੨॥ਸਾਰਗਮਹ
ਲਾ੪ ॥ਜਪਿਮਨਸਿਰੀਰਾਮੁ॥ਰਾਮਰਮਤਰਾਮੁ॥ਸਤਿਸਤਿਰਾਮੁ॥ਬੋਲ
ਹੁਭਈਆਸਦਰਾਮਰਾਮੁਰਾਮੁਰਵਿਰਹਿਆਸਰਬਗੇ॥੧॥ਰਹਾਉ॥ਰਾਮੁਆਪੇਆ
ਪਿਆਪੇਸਭੁਕਰਤਾਰਾਮੁਆਪੇਆਪਿਆਪਿਸਭਤੁਜਗੇ॥ਜਿਸੁਆਪਿਕ੍ਰਿਪਾਕ
ਰੇਮੇਰਾਰਾਮਰਾਮਰਾਮਰਾਇਸੋਜਨੁਰਾਮਨਾਮਲਿਵਲਾਗੇ॥੧॥ਰਾਮਨਾਮਕੀਉ
ਪਮਾਦੇਖਹੁਹਰਿਸੰਤਹੁਜੋਭਗਤਜਨਾਂਕੀਪਤਿਰਾਖੈਵਿਚਿਕਲਿਜੁਗਅਗੇ॥
ਜਨਨਾਨਕਕਾਅੰਗੁਕੀਆਮੈਰੈਰਾਮਰਾਇਦੁਸਮਨਦੂਖਗਏਸਭਿਭਗੇ॥੨॥੬॥
੧੩॥

ਸਾਰਗਮਹਲਾ੫ ਚਉਪਦੇ॥ ਘਰੁ੧ ੴਸਤਿਗੁਰਪ੍ਰਸਾਦਿ॥

ਸਤਿਗੁਰਮੂਰਤਿਕਉਬਲਿਜਾਉ॥ਅੰਤਰਿਪਿਆਸਚਾਤ੍ਰਿਕਜਿਉਜਲਕੀਸਫ
ਲਦਰਸਨੁਕਦਿਪਾਂਉ॥੧॥ਰਹਾਉ॥ਅਨਾਥਾਕੋਨਾਥੁਸਰਬਪ੍ਰਤਿਪਾਲਕੁਭਗਤਿ
ਵਛਲੁਹਰਿਨਾਉ॥ਜਾਕਉਕੋਇਨਰਾਖੈਪ੍ਰਾਣੀਤਿਸੁਤੂਦੇਹਿਅਸਰਾਉ॥੧॥ਨਿਧ
ਰਿਆਧਰਨਿਗਤਿਆਗਤਿਨਿਥਾਵਿਆਤੂਥਾਉ॥ਦਹਦਿਸਜਾਂਉਤਹਾਂਤੂਸੰਗੇ
ਤੇਰੀਕੀਰਤਿਕਰਮਕਮਾਉ॥੨॥ਏਕਸੁਤੇਲਾਖਲਾਖਤੇਏਕਾਤੇਰੀਗਤਿਮਿਤਿ
ਕਹਿਨਸਕਾਉ॥ਤੂਬੇਅੰਤੁਤੇਰੀਮਿਤਿਨਹੀਪਾਈਐਸਭੁਤੇਰੋਖੇਲੁਦਿਖਾਉ॥
੩॥ਸਾਧਨਕਾਸੰਗੁਸਾਧਸਿਉਗੋਸਟਿਹਰਿਸਾਧਨਸਿਉਲਿਵਲਾਉ॥ਜਨਨਾਨ
ਕਪਾਇਆਹੈਗੁਰਮਤਿਹਰਿਦੇਹੁਦਰਸੁਮਨਿਚਾਉ॥੪॥੧॥ਸਾਰਗਮਹਲਾ੫
॥ਹਰਿਜੀਉਅੰਤਰਜਾਮੀਜਾਨ॥ਕਰਤਬੁਰਾਈਮਾਨੁਖਤੇਛਪਾਈਸਾਖੀ
ਭੂਤਪਵਾਨ॥੧॥ਰਹਾਉ॥ਬੈਸਨੋਨਾਮੁਕਰਤਖਟਕਰਮਾਅੰਤਰਿਲੋਭਜੂਠਾਨ॥

ਸੰਤਸਭਾਕੀਨਿੰਦਾਕਰਤੇਡੂਬੇਸਭਅਗਿਆਨਾ॥੧॥ਕਰਹਿਸੋਮਪਾਕੁਹਿਰਹਿਪਰਦਰਬ
ਅੰਤਰਿਝੂਠਗੁਮਾਨਾ॥ਸਾਸਤ੍ਰਬੇਦਕੀਬਿਧਿਨਹੀਜਾਣਹਿਬਿਆਪੇਮਨਕੈਮਾਨਾ॥੨॥
ਸੰਧਿਆਕਾਲਕਰਹਿਸਭਿਵਰਤਾਜਿਉਸਫਰੀਦੰਫਾਨਾ॥ਪ੍ਰਭੂਭੁਲਾਏਊਝੜਿਪਾਏ
ਨਿਹਫਲਸਭਿਕਰਮਾਨਾ॥੩॥ਸੋਗਿਆਨੀਸੋਬੈਸਨੌਪੜ੍ਹਿਆਜਿਸੁਕਰੀਕਿਰਪਾਭ
ਗਵਾਨਾ॥ਓਨਿਸਤਿਗੁਰੁਸੇਵਿਪਰਮਪਦੁਪਾਇਆਉਧਰਿਆਸਗਲਬਿਸ੍ਵਾਨਾ॥
੪॥ਕਿਆਹਮਕਥਹਕਿਛੁਕਥਿਨਹੀਜਾਣਹਪ੍ਰਭਭਾਵੈਤਿਵੈਬੋੁਲਾਨਾ॥ਸਾਧਸੰ
ਗਤਿਕੀਧੂਰਿਇਕਮਾਂਗਉਜਨਨਾਨਕਪਰਿਓਸਰਨਾ॥੫॥੨॥ਸਾਰਗਮਹਲਾ੫
॥ਅਬਮੋਰੋਨਾਚਨੋਰਹੋ॥ਲਾਲੁਰੰਗੀਲਾਸਹਜੇਪਾਇਓਸਤਿਗੁਰਬਚਨਿ
ਲਹੋ॥੧॥ਰਹਾਉ॥ਕੁਆਰਕੰਨਿਆਜੈਸੇਸੰਗਿਸਹੇਰੀਪ੍ਰਿਅਬਚਨਉਪਹਾਸਕਹੋ
॥ਜਉਸੁਰਿਜਨੁਗ੍ਰਿਹਿਭੀਤਰਿਆਇਓਤਬਮੁਖੁਕਾਜਿਲਜਹੋ॥੧॥ਜਿਉਕਨਿਕੋ
ਕੋਠਾਰੀਚੜਿਓਕਬਰੋਹੋਤਾਫਿਰੋ॥ਜਬਤੇਸੁਧਭਏਹੈਬਾਰਹਿਤਬਤੇਥਾਨਥਿਰੋ॥੨॥
ਜਉਦਿਨੁਰੈਨਿਤਊਲਉਬਾਜਿਓਮੂਰਤਘਰੀਪਲੋ॥ਬਜਾਵਨਹਾਰੋਊਠਿਸਿਧਾਰਿ
ਓਤਬਫਿਰਿਬਾਜੁਨਭਇਓ॥੩॥ਜੈਸੇਕੁੰਭਉਦਕਪੂਰਿਆਨਿਓਤਬਓਹੁਭਿੰਨਦ੍ਰਿ
ਸਟੋ॥ਕਹੁਨਾਨਕਕੁੰਭੁਜਲੈਮਹਿਡਾਰਿਓਅੰਭੈਅੰਭਮਿਲੋ॥੪॥੩॥ਸਾਰਗਮਹ
ਲਾ੫ ॥ਅਬਪੂਛੇਕਿਆਕਹਾ॥ਲੈਨੋਨਾਮੁਅੰਮ੍ਰਿਤਰਸੁਨੀਕੋਬਾਵਰਬਿਖੁ
ਸਿਉਗਹਿਰਹਾ॥੧॥ਰਹਾਉ॥ਦੁਲਭਜਨਮੁਚਿਰੰਕਾਲਪਾਇਓਜਾਤਉਕਉਡੀ
ਬਦਲਹਾ॥ਕਾਥੂਰੀਕੋਗਾਹਕੁਆਇਓਲਾਦਿਓਕਾਲਰਬਿਰਖਜਿਵਹਾ॥੧॥
ਆਇਓਲਾਭੁਲਾਭਨਕੈਤਾਈਮੋਹਨਿਠਾਗਉਰੀਸਿਉਉਲਝਿਪਹਾ॥ਕਾਚਬਾ
ਦਰੈਲਾਲੁਖੋਈਹੈਫਿਰਿਇਹੁਅਉਸਰੁਕਦਿਲਹਾ॥੨॥ਸਗਲਪਰਾਧਏਕੁਗੁ
ਣੁਨਾਹੀਠਾਕੁਰੁਛੋਡਹਦਾਸਿਭਜਹਾ॥ਆਈਮਸਟਿਜੜਵਤਕੀਨਿਆਈਜਿਉ
ਤਸਕਰੁਦਰਿਸਾਂਨ੍ਹਿਹਾ॥੩॥ਆਨਉਪਾਉਨਕੋਊਸੂਝੈਹਰਿਦਾਸਾਸਰਣੀਪਰਿਰਹਾ॥
ਕਹੁਨਾਨਕਤਬਹੀਮਨਛੁਟੀਐਜਉਸਗਲੇਅਉਗਨਮੇਟਿਧਰਹਾ॥੪॥੪॥ਸਾਰ
ਗਮਹਲਾ੫ ॥ਮਾਈਧੀਰਿਰਹੀਪ੍ਰਿਅਬਹੁਤੁਬਿਰਾਗਿਓ॥ਅਨਿਕਭਾਂਤਿ

ਆਨੂਪਰੰਗਰੇਤਿਨਸਿਉਰੁਚੈਨਲਾਗਿਓ॥੧॥ਰਹਾਉ॥ਨਿਸਿਬਾਸੁਰਪ੍ਰਿਅਪ੍ਰਿਅਮੁ
ਖਿਟੇਰਉਨੀਦਪਲਕਨਹੀਜਾਗਿਓ॥ਹਾਰਕਜਰਬਸਤ੍ਰਅਨਿਕਸੀਗਾਰਰੇਬਿਨੁਪਿਰ ੬੨੧
ਸਭੈਬਿਖੁਲਾਗਿਓ॥੧॥ਪੂਛਉਪੂਛਉਦੀਨਭਾਂਤਿਕਰਿਕੋਊਕਹੈਪ੍ਰਿਅਦੇਸਾਂਗਿਓ॥
ਹੀਂਓਦੇਂਉਸਭੁਮਨੁਤਨੁਅਰਪਉਸੀਸੁਚਰਣਪਰਿਰਾਖਿਓ॥੨॥ਚਰਣਬੰਦਨਾਅਮੋ
ਲਦਾਸਰੋਦੇਉਸਾਧਸੰਗਤਿਅਰਦਾਗਿਓ॥ਕਰਹੁਕ੍ਰਿਪਾਮੋਹਿਪ੍ਰਭੂਮਿਲਾਵਹੁਨਿਮ
ਖਦਰਸੁਪੇਖਾਗਿਓ॥੩॥ਦ੍ਰਿਸਟਿਭਈਤਬਭੀਤਰਿਆਇਓਮੇਰਾਮਨੁਅਨਦਿਨੁ
ਸੀਤਲਾਗਿਓ॥ਕਹੁਨਾਨਕਰਸਿਮੰਗਲਗਾਏਸਬਦੁਅਨਾਹਦੁਬਾਜਿਓ॥੪॥੫॥
ਸਾਰਗਮਹਲਾ੫ ॥ਮਾਈਸਤਿਸਤਿਸਤਿਹਰਿਸਤਿਸਤਿਸਤਿਸਾਧਾ॥ਬ
ਚਨੁਗੁਰੂਜੋਪੂਰੈਕਹਿਓਮੈਛੀਕਿਗਾਂਠਰੀਬਾਧਾ॥੧॥ਰਹਾਉ॥ਨਿਸਿਬਾਸੁਰਨਖਿਅ
ਤ੍ਰਬਿਨਾਸੀਰਵਿਸਸੀਅਰਬੇਨਾਧਾ॥ਗਿਰਿਬਸੁਧਾਜਲਪਵਨਜਾਇਗੋਇਕਿਸਾ
ਧਬਚਨਅਟਲਾਧਾ॥੧॥ਅੰਡਬਿਨਾਸੀਜੇਰਬਿਨਾਸੀਉਤਭੁਜਸੇਤਬਿਨਾਧਾ॥
ਚਾਰਿਬਿਨਾਸੀਖਟਹਿਬਿਨਾਸੀਇਕਿਸਾਧਬਚਨਨਿਹਚਲਾਧਾ॥੨॥ਰਾਜਬਿਨ
ਸੀਤਾਮਬਿਨਾਸੀਸਾਤਕੁਭੀਬੇਨਾਧਾ॥ਦ੍ਰਿਸਟਿਮਾਨਹੈਸਗਲਬਿਨਾਸੀਇਕਿਸਾਧ
ਬਚਨਆਗਾਧਾ॥੩॥ਆਪੇਆਪਿਆਪਹੀਆਪੇਸਭੁਆਪਨਖੇਲੁਦਿਖਾਧਾ॥
ਪਾਇਓਨਜਾਈਕਹੀਭਾਂਤਿਰੇਪ੍ਰਭੁਨਾਨਕਗੁਰਮਿਲਿਲਾਧਾ॥੪॥੬॥ਸਾਰਗਮਹ
ਲਾ੫ ॥ਮੇਰੈਮਨਿਬਾਸਿਬੋਗੁਰਗੋਬਿੰਦਾ॥ਜਹਾਂਸਿਮਰਨੁਭਇਓਹੈਠਾਕੁਰਤ
ਹਾਂਨਗਰਸੁਖਆਨੰਦਾ॥੧॥ਰਹਾਉ॥ਜਹਾਂਬੀਸਰੈਠਾਕੁਰੁਪਿਆਰੋਤਹਾਂਦੂਖਸਭ
ਆਪਦਾ॥ਜਹਗੁਨਗਾਇਆਨੰਦਮੰਗਲਰੂਪਤਹਾਂਸਦਾਸੁਖਸੰਪਦਾ॥੧॥ਜਹਾਸ੍
ਵਨਹਰਿਕਥਾਨਸੁਨੀਐਤਹਮਹਾਭਇਆਨਉਦਿਆਨਦਾ॥ਜਹਾਂਕੀਰਤਨੁਸਾਧਸੰ
ਗਤਿਰਸੁਤਹਸਘਨਬਾਸਫਲਾਂਨਦਾ॥੨॥ਬਿਨੁਸਿਮਰਨਕੋਟਿਬਰਖਜੀਵੈਸਗਲੀ
ਅਉਧਬ੍ਰਿਥਾਨਦਾ॥ਏਕਨਿਮਖਗੋਬਿੰਦਭਜਨੁਕਰਿਤਉਸਦਾਸਦਾਜੀਵਨਦਾ॥੩॥
ਸਰਨਿਸਰਨਿਸਰਨਿਪ੍ਰਭੁਪਾਵਉਦੀਜੈਸਾਧਸੰਗਤਿਕਿਰਪਾਨਦ॥ਨਾਨਕਪੂਰਿਰਹਿਓ
ਹੈਸਰਬਮੈਸਗਲਗੁਣਾਬਿਧਿਜਾਨਦਾ॥੪॥੭॥ਸਾਰਗਮਹਲਾ੫ ॥ਅਬਮੋ

ਹਿਰਾਮਭਰੋਸਉਪਾਏ॥ਜੋਜੋਸਰਣਿਪਰਿਓਕਰੁਣਾਨਿਧਿਤੇਤੇਭਵਹਿਤਰਾਏ॥੧॥ਰਹਾਉ
॥ਸੁਖਿਸੋਇਓਅਰੁਸਹਜਿਸਮਾਇਓਸਹਸਾਗੁਰਹਿਗਵਾਏ॥ਜੋਚਾਹਤਸੋਈਹਰਿਕੀ
ਓਮਨਬਾਂਛਤਫਲਪਾਏ॥੧॥ਹਿਰਦੈਜਪਉਨੇਤ੍ਰਧਿਆਨੁਲਾਵਉਸ੍ਰਵਨੀਕਥਾਸੁਨ
ਏ॥ਚਰਣੀਚਲਉਮਾਰਗਿਠਾਕੁਰਕੈਰਸਨਾਹਰਿਗੁਣਗਾਏ॥੨॥ਦੇਖਿਓਦ੍ਰਿਸਟਿਸ
ਰਬਮੰਗਲਰੂਪਉਲਟੀਸੰਤਕਰਾਏ॥ਪਾਇਓਲਾਲੁਅਮੋਲੁਨਾਮੁਹਰਿਛੋਡਿਨਕਤਹੂ
ਜਾਏ॥੩॥ਕਵਨਉਪਮਾਕਉਨਬਡਾਈਕਿਆਗੁਨਕਹਉਰੀਝਾਏ॥ਹੋਤਕ੍ਰਿਪਾਲਦੀ
ਨਦਇਆਪ੍ਰਭਜਨਨਾਨਕਦਾਸਦਸਾਏ॥੪॥੮॥ਸਾਰਗਮਹਲਾ ੫ ॥ਓਇਸੁਖ
ਕਾਸਿਉਬਰਨਿਸੁਨਾਵਤ॥ਅਨਦਬਿਨੋਦਪੇਖਿਪ੍ਰਭਦਰਸਨਮਨਿਮੰਗਲਗੁਨਗਾਵਤ॥
੧॥ਰਹਾਉ॥ਬਿਸਮਭਈਪੇਖਿਬਿਸਮਾਦੀਪੂਰਿਰਹੇਕਿਰਪਾਵਤ॥ਪੀਓਅੰਮ੍ਰਿਤਨਾਮੁ
ਅਮੋਲਕਜਿਉਚਾਖਿਗੂੰਗਾਮੁਸਕਾਵਤ॥੧॥ਜੈਸੇਪਵਨੁਬੰਧਕਰਿਰਾਖਿਓਬੂਝਨਆ
ਵਤਜਾਵਤ॥ਜਾਕਉਰਿਦੈਪ੍ਰਗਾਸੁਭਇਓਹਰਿਉਆਕੀਕਹੀਨਜਾਇਕਹਾਵਤ॥੨॥
ਆਨਉਪਾਵਜੇਤੇਕਿਛੁਕਹੀਅਹਿਤੇਤੇਸੀਖੇਪਾਵਤ॥ਅਚਿੰਤਲਾਲੁਗ੍ਰਿਹਿਭੀਤਰਿ
ਪ੍ਰਗਟਿਓਅਗਮਜੈਸੇਪਰਖਾਵਤ॥੩॥ਨਿਰਗੁਣਨਿਰੰਕਾਰਅਬਿਨਾਸੀਅਤੁਲੋਤੁ
ਲਿਓਨਜਾਵਤ॥ਕਹੁਨਾਨਕਅਜਰੁਜਿਨਿਜਰਿਆਤਿਸਹੀਕਉਬਨਿਆਵਤ॥੪॥
੯॥ਸਾਰਗਮਹਲਾ ੫ ॥ਬਿਖਈਦਿਨੁਰੈਨਿਇਵਹੀਗੁਦਾਰੈ॥ਗੋਬਿੰਦੁਨਭ
ਜੈਅਹੰਬੁਧਿਮਾਤਾਜਨਮੁਜੂਐਜਿਉਹਾਰੈ॥੧॥ਰਹਾਉ॥ਨਾਮੁਅਮੋਲਾਪ੍ਰੀਤਿਨਤਿਸ
ਸਿਉਪਰਨਿੰਦਾਹਿਤਕਾਰੈ॥ਛਾਪਰੁਬਾਂਧਿਸਵਾਰੈਤ੍ਰਿਣਕੋਦੁਆਰੈਪਾਵਕੁਜਾਰੈ॥੧॥ਕ
ਲਰਪੋਟਉਠਾਵੈਮੂੰਡਹਿਅੰਮ੍ਰਿਤੁਮਨਤੇਡਾਰੈ॥ਓਢੈਬਸਤ੍ਰਕਾਜਰਮਹਿਪਰਿਆਬਹੁ
ਰਿਬਹੁਰਿਫਿਰਿਝਾਰੈ॥੨॥ਕਾਟੈਪੇਡੁਡਾਲਪਰਿਠਾਢੌਖਾਇਖਾਇਮੁਸਕਾਰੈ॥ਗਿਰਿ
ਓਜਾਇਰਸਾਤਲਿਪਰਿਓਛਿਟੀਛਿਟੀਸਿਰਭਾਰੈ॥੩॥ਨਿਰਵੈਰੈਸੰਗਿਵੈਰੁਰਚਾਇਪ
ਹੁਚਿਨਸਕੈਗਵਾਰੈ॥ਕਹੁਨਾਨਕਸੰਤਨਕਾਰਾਖਾਪਾਰਬ੍ਰਹਮੁਨਿਰੰਕਾਰੈ॥੪॥੧੦॥ਸਾਰ
ਗਮਹਲਾ ੫ ॥ਅਵਰਿਸਭਿਭੂਲੇਭ੍ਰਮਤਨਜਾਨਿਆ॥ਏਕੁਸੁਧਾਖਰੁਜਾਕੈਹਿ
ਰਦੈਵਸਿਆਤਿਨਿਬੇਦਹਿਤਤੁਪਛਾਨਿਆ॥੧॥ਰਹਾਉ॥ਪਰਵਿਰਤਿਮਾਰਗੁਜੇਤਾ

ਕਿਛੁਹੋਈਐਤੇਤਾਲੋਗਪਚਾਰਾ॥ਜਉਲਉਰਿਦੈਨਹੀਪਰਗਾਸਾਤਉਲਉਅੰਧਅੰਧਾ
ਰਾ॥੧॥ਜੈਸੇਧਰਤੀਸਾਧੈਬਹੁਬਿਧਿਬਿਨੁਬੀਜੈਨਹੀਜਾਂਮੈ॥ਰਾਮਨਾਮਬਿਨੁਮੁਕਤਿਨ
ਹੋਈਹੈਤੁਟੈਨਾਹੀਅਭਿਮਾਨੈ॥੨॥ਨੀਰੁਬਿਲੋਵੈਅਤਿਸ੍ਰਮੁਪਾਵੈਨੈਨੂਕੈਸੇਰੀਸੈ॥ਬਿ
ਨੁਗੁਰਭੇਟੇਮੁਕਤਿਨਕਾਹੂਮਿਲਤਨਹੀਜਗਦੀਸੈ॥੩॥ਖੋਜਤਖੋਜਤਇਹੈਬੀਚਾਰਿ
ਓਸਰਬਸੁਖਾਹਰਿਨਾਮਾ॥ਕਹੁਨਾਨਕਤਿਸੁਭਇਓਪਰਾਪਤਿਜਾਕੈਲੇਖੁਮਥਾਮਾ॥੪
॥੧੧॥ਸਾਰਗਮਹਲਾ ੫ ॥ਅਨਦਿਨੁਰਾਮਕੇਗੁਣਕਹੀਐ॥ਸਗਲਪਦਾਰ
ਥਸਰਬਸੁਖਸਿਧਿਮਨਬਾਂਛਤਫਲਲਹੀਐ॥੧॥ਰਹਾਉ॥ਆਵਹੁਸੰਤਪ੍ਰਾਨਸੁ
ਖਦਾਤੇਸਿਮਰਹਪ੍ਰਭੁਅਬਿਨਾਸੀ॥ਅਨਾਥਹਨਾਥੁਦੀਨਦੁਖਭੰਜਨਪੂਰਿਰਹਿਓ
ਘਟਿਵਾਸੀ॥੧॥ਗਾਵਤਸੁਨਤਸੁਨਾਵਤਸਰਧਾਹਰਿਰਸੁਪੀਵਡਭਾਗੇ॥ਕਲਿ
ਕਲੇਸਮਿਟੇਸਭਿਤਨਤੇਰਾਮਨਾਮਲਿਵਜਾਗੇ॥੨॥ਕਾਮੁਕ੍ਰੋਧੁਝੂਠੁਤਜਿਨਿੰਦਾਹਰਿ
ਸਿਮਰਨਿਬੰਧਨਤੂਟੇ॥ਮੋਹਮਗਨਅਹੰਅੰਧਮਮਤਾਗੁਰਕਿਰਪਾਤੇਛੂਟੇ॥੩॥ਤੂਸ
ਮਰਥੁਪਾਰਬ੍ਰਹਮਸੁਆਮੀਕਰਿਕਿਰਪਾਜਨੁਤੇਰਾ॥ਪੂਰਿਰਹਿਓਸਰਬਮਹਿਠਾਕੁਰੁ
ਨਾਨਕਸੋਪ੍ਰਭੁਨੇਰਾ॥੪॥੧੨॥ਸਾਰਗਮਹਲਾ ੫ ॥ਬਲਿਹਾਰੀਗੁਰਦੇਵਚਰ
ਨਾ॥ਜਾਕੈਸੰਗਿਪਾਰਬ੍ਰਹਮੁਧਿਆਈਐਉਪਦੇਸੁਹਮਾਰੀਗਤਿਕਰਨਾ॥੧॥ਰਹਾਉ
॥ਦੂਖਰੋਗਭੈਸਗਲਬਿਨਾਸੇਜੋਆਵੈਹਰਿਸੰਤਸਰਨਾ॥ਆਪਿਜਪੈਅਵਰਹਨਾ
ਮੁਜਪਾਵੈਵਡਸਮਰਥਤਾਰਨਤਰਨਾ॥੧॥ਜਾਕੋਮੰਤ੍ਰੁਉਤਾਰੈਸਹਸਾਊਣੇਕਉਸੁਭਰਭ
ਰਨਾ॥ਹਰਿਦਾਸਨਕੀਆਗਿਆਮਾਨਤਤੇਨਾਹੀਫੁਨਿਗਰਭਪਰਨਾ॥੨॥ਭਗਤਨ
ਕੀਟਹਲਕਮਾਵਤਗਾਵਤਦੁਖਕਾਟੇਤਾਕੇਜਨਮਮਰਨਾ॥ਜਾਕਉਭਇਓਕ੍ਰਿਪਾ
ਲੁਬੀਠੁਲਾਤਿਨਹਰਿਹਰਿਅਜਰਜਰਨਾ॥੩॥ਹਰਿਰਸਹਿਅਘਾਨੇਸਹਜਿਸਮਾ
ਨੇਮੁਖਤੇਨਾਹੀਜਾਤਬਰਨਾ॥ਗੁਰਪ੍ਰਸਾਦਿਨਾਨਕਸੰਤੋਖੇਨਾਮੁਪ੍ਰਭੂਜਪਿਜਪਿਉਧ
ਰਨਾ॥੪॥੧੩॥ਸਾਰਗਮਹਲਾ ੫ ॥ਗਾਇਓਰੀਮੈਗੁਣਨਿਧਿਮੰਗਲਗਾਇ
ਓ॥ਭਲੇਸੰਜੋਗਭਲੇਦਿਨਅਉਸਰਜਉਗੋਪਾਲੁਰੀਝਾਇਓ॥੧॥ਰਹਾਉ॥ਸੰਤ
ਹਚਰਨਮੋਰਲੋਮਾਥਾ॥ਹਮਰੇਮਸਤਕਿਸੰਤਧਰੇਹਾਥਾ॥੧॥ਸਾਧਹਮੰਤ੍ਰੁਮੋਰਲੋਮ

ਨੁਆ॥ਤਾਤੇਗੁਰਹੋਏਦੈਣੁਨੀਆ॥੨॥ਭਗਤਹਦਰਸੁਦੇਖਿਨੈਨਰੰਗਾ॥ਲੋਭੋਮੋਹੁਤੂਟੇ
ਭ੍ਰਮਸੰਗਾ॥੩॥ਕਹੁਨਾਨਕਸੁਖਸਹਜਅਨੰਦਾ॥ਖੋਲਿਭੀਤਿਮਿਲੇਪਰਮਾਨੰਦਾ॥੪॥
੧੪॥

ਸਾਰਗਮਹਲਾ੫ ਘਰੁ੨ ੴਸਤਿਗੁਰਪ੍ਰਸਾਦਿ॥

ਕੈਸੇਕਹਉਮੋਹਿਜੀਅਬੇਦਨਾਈ॥ਦਰਸਨਪਿਆਸਪ੍ਰਿਅਪ੍ਰੀਤਿਮਨੋਹਰਮਨੁਨਰਹੈਬ
ਹੁਬਿਧਿਉਮਕਾਈ॥੧॥ਰਹਾਉ॥ਚਿਤਵਨਿਚਿਤਵਉਪ੍ਰਿਅਪ੍ਰੀਤਿਬੈਰਾਗੀਕਦਿਪਾਵ
ਉਹਰਿਦਰਸਾਈ॥ਜਤਨਕਰਉਇਹੁਮਨੁਨਹੀਧੀਰੈਕੋਊਹੈਰੇਸੰਤੁਮਿਲਾਈ॥੧॥ਜਪ
ਤਪਸੰਜਮਪੁੰਨਸਭਿਹੋਮਉਤਿਸੁਅਰਪਉਸਭਿਸੁਖਜਾਂਈ॥ਏਕਨਿਮਖਪ੍ਰਿਅਦਰਸੁ
ਦਿਖਾਵੈਤਿਸੁਸੰਤਨਕੈਬਲਿਜਾਂਈ॥੨॥ਕਰਉਨਿਹੋਰਾਬਹੁਤੁਬੇਨਤੀਸੇਵਉਦਿਨੁ
ਰੈਨਾਈ॥ਮਾਨੁਅਭਿਮਾਨੁਹਉਸਗਲਤਿਆਗਉਜੋਪ੍ਰਿਅਬਾਤਸੁਨਾਈ॥੩॥ਦੇਖਿਚ
ਰਿਤ੍ਰਭਈਹਉਬਿਸਮਨਿਗੁਰਿਸਤਿਗੁਰਿਪੁਰਖਿਮਿਲਾਈ॥ਪ੍ਰਭਰੰਗਦਇਆਲਮੋਹਿ
ਗ੍ਰਿਹਮਹਿਪਾਇਆਜਨਨਾਨਕਤਪਤਿਬੁਝਾਈ॥੪॥੧॥੧੫॥ਸਾਰਗਮਹਲਾ੫
॥ਰੇਮੂੜ੍ਹੇਤੂਕਿਉਸਿਮਰਤਅਬਨਾਹੀ॥ਨਰਕਘੋਰਮਹਿਉਰਧਤਪੁਕਰਤਾਨਿਮਖਨਿਮ
ਖਗੁਣਗਾਂਹੀ॥੧॥ਰਹਾਉ॥ਅਨਿਕਜਨਮਭ੍ਰਮਤੌਹੀਆਇਓਮਾਨਸਜਨਮੁਦੁਲਭਾ
ਹੀ॥ਗਰਭਜੋਨਿਛੋਡਿਜਉਨਿਕਸਿਓਤਉਲਾਗੋਅਨਠਾਂਹੀ॥੧॥ਕਰਹਿਬੁਰਾਈਠਗਾ
ਈਦਿਨੁਰੈਨਿਨਿਹਫਲਕਰਮਕਮਾਹੀ॥ਕਣੁਨਾਹੀਤੁਹਗਾਹਣਲਾਗੇਧਾਇਧਾਇਦੁਖ
ਪਾਂਹੀ॥੨॥ਮਿਥਿਆਸੰਗਿਕੂੜਿਲਪਟਾਇਓਉਰਝਿਪਰਿਓਕੁਸਮਾਂਹੀ॥ਧਰਮਰਾ
ਇਜਬਪਕਰਸਿਬਵਰੇਤਉਕਾਲਮੁਖਾਉਠਿਜਾਹੀ॥੩॥ਸੋਮਿਲਿਆਜੋਪ੍ਰਭੂਮਿਲਾ
ਇਆਜਿਸੁਮਸਤਕਿਲੇਖੁਲਿਖਾਂਹੀ॥ਕਹੁਨਾਨਕਤਿਨਜਨਬਲਿਹਾਰੀਜੋਅਲਿਪਰ
ਹੈਮਨਮਾਂਹੀ॥੪॥੨॥੧੬॥ਸਾਰਗਮਹਲਾ੫ ॥ਕਿਉਜੀਵਨੁਪ੍ਰੀਤਮਬਿਨੁਮਾ
ਈ॥ਜਾਕੇਬਿਛੁਰਤਹੋਤਮਿਰਤਕਾਗ੍ਰਿਹਮਹਿਰਹਨੁਨਪਾਈ॥੧॥ਰਹਾਉ॥ਜੀਅਹੀਅ
ਪ੍ਰਾਨਕੋਦਾਤਾਜਾਕੈਸੰਗਿਸੁਹਾਈ॥ਕਰਹੁਕ੍ਰਿਪਾਸੰਤਹੁਮੋਹਿਅਪੁਨੀਪ੍ਰਭਮੰਗਲਗੁਣ
ਗਾਈ॥੧॥ਚਰਨਸੰਤਨਕੇਮਾਥੇਮੇਰੇਊਪਰਿਨੈਨਹੁਧੂਰਿਬਾਂਛਾਈ॥ਜਿਹਪ੍ਰਸਾਦਿਮਿਲੀ

ਐਪ੍ਰਭਨਾਨਕਬਲਿਬਲਿਤਾਕੈਹਉਜਾਈ॥੨॥੩॥੧੭॥ਸਾਰਗਮਹਲਾ੫
॥ਉਆਅਉਸਰਕੈਹਉਬਲਿਜਾਈ॥ਆਠਪਹਰਅਪਨਾਪ੍ਰਭੁਸਿਮਰਨੁਵਡਭਾਗੀਹ
ਰਿਪਾਂਈ॥੧॥ਰਹਾਉ॥ਭਲੋਕਬੀਰੁਦਾਸੁਦਾਸਨਕੋਊਤਮੁਸੈਨੁਜਨੁਨਾਈ॥ਊਚਤੇਊਚਨਾਮਦੇਉ
ਸਮਦਰਸੀਰਵਿਦਾਸਠਾਕੁਰਬਣਿਆਈ॥੧॥ਜੀਉਪਿੰਡੁਤਨੁਧਨੁਸਾਧਨਕਾਇਹੁਮ
ਨੁਸੰਤਰੇਨਾਈ॥ਸੰਤਪ੍ਰਤਾਪਿਭਰਮਸਭਿਨਾਸੇਨਾਨਕਮਿਲੇਗੁਸਾਈ॥੨॥੪॥੧੮॥ਸਾ
ਰਗਮਹਲਾ੫ ॥ਮਨੋਰਥਪੂਰੇਸਤਿਗੁਰਆਪਿ॥ਸਗਲਪਦਾਰਥਸਿਮਰਨਿਜਾਕੈ
ਆਠਪਹਰਮੇਰੇਮਨਜਾਪਿ॥੧॥ਰਹਾਉ॥ਅੰਮ੍ਰਿਤਨਾਮੁਸੁਆਮੀਤੇਰਾਜੋਪੀਵੈਤਿਸਹੀ
ਤ੍ਰਿਪਤਾਸ॥ਜਨਮਜਨਮਕੇਕਿਲਬਿਖਨਾਸਹਿਆਗੈਦਰਗਹਹੋਇਖਲਾਸ॥੧॥ਸ
ਰਨਿਤੁਮਾਰੀਆਇਓਕਰਤੇਪਾਰਬ੍ਰਹਮਪੂਰਨਅਬਿਨਾਸ॥ਕਰਿਕਿਰਪਾਤੇਰੇਚਰਨਧਿਆ
ਵਉਨਾਨਕਮਨਿਤਨਿਦਰਸਪਿਆਸ॥੨॥੫॥੧੯॥

ਸਾਰਗਮਹਲਾ੫ ਘਰੁ੩ ੴਸਤਿਗੁਰਪ੍ਰਸਾਦਿ॥

ਮਨਕਹਾਲੁਭਾਈਐਆਨਕਉ॥ਈਤਊਤਪ੍ਰਭੁਸਦਾਸਹਾਈਜੀਅਸੰਗਿਤੇਰੇਕਾਮਕ
ਉ॥੧॥ਰਹਾਉ॥ਅੰਮ੍ਰਿਤਨਾਮੁਪ੍ਰਿਅਪ੍ਰੀਤਿਮਨੋਹਰਇਹੈਅਘਾਵਨਪਾਂਨਕਉ॥ਅਕਾਲ
ਮੂਰਤਿਹੈਸਾਧਸੰਤਨਕੀਠਾਹਰਨੀਕੀਧਿਆਨਕਉ॥੧॥ਬਾਣੀਮੰਤ੍ਰੁਮਹਾਪੁਰਖਨਕੀਮਨ
ਹਿਉਤਾਰਨਮਾਨਕਉ॥ਖੋਜਿਲਹਿਓਨਾਨਕਸੁਖਥਾਨਾਂਹਰਿਨਾਮਾਬਿਸ੍ਰਾਮਕਉ॥੨॥
੧॥੨੦॥ਸਾਰਗਮਹਲਾ੫ ॥ਮਨਸਦਾਮੰਗਲਗੋਬਿੰਦਗਾਇ॥ਰੋਗਸੋਗਤੇ
ਰੇਮਿਟਹਿਸਗਲਅਘਨਿਮਖਹੀਐਹਰਿਨਾਮੁਧਿਆਇ॥੧॥ਰਹਾਉ॥ਛੋਡਿਸਿ
ਆਨਪਬਹੁਚਤੁਰਾਈਸਾਧੂਸਰਣੀਜਾਇਪਾਇ॥ਜਉਹੋਇਕ੍ਰਿਪਾਲੁਦੀਨਦੁਖਭੰ
ਜਨਜਮਤੇਹੋਵੈਧਰਮਰਾਇ॥੧॥ਏਕਸਬਿਨੁਨਾਹੀਕੋਦੂਜਾਆਨਨਬੀਓਲਵੈਲਾਇ॥
ਮਾਤਪਿਤਾਭਾਈਨਾਨਕਕੋਸੁਖਦਾਤਾਹਰਿਪ੍ਰਾਨਸਾਇ॥੨॥੨॥੨੧॥ਸਾਰਗਮਹਲਾ
੫ ॥ਹਰਿਜਨਸਗਲਉਧਾਰੇਸੰਗਕੇ॥ਭਏਪੁਨੀਤਪਵਿਤ੍ਰਮਨਜਨਮਕੇ
ਦੂਖਹਰੇ॥੧॥ਰਹਾਉ॥ਮਾਰਗਿਚਲੇਤਿਨੀਸੁਖੁਪਾਇਆਜਿਨਸਿਉਗੋਸਟਿਸੇਤਰੇ॥
ਬੂਡਤਘੋਰਅੰਧਕੂਪਮਹਿਤੇਸਾਧੂਸੰਗਿਪਾਰਿਪਰੇ॥੧॥ਜਿਨਕੇਭਾਗਬਡੇਹੈਭਾਈ

ਨਸਾਧੂਸੰਗਿਮੁਖਊਜਲੇ॥ਤਿਨਕੀਧੂਰਿਬਾਂਛੈਨਿਤਨਾਨਕੁਪ੍ਰਭੁਮੇਰਾਕਿਰਪਾਕਰੇ॥੨॥
੨੨॥ਸਾਰਗਮਹਲਾ ੫ ॥ਹਰਿਜਨਰਾਮਰਾਮਰਾਮਧਿਆਏ॥ਏਕਪਲਕਸੁਖ
ਸਾਧਸਮਾਗਮਕੋਟਿਬੈਕੁੰਠਹਪਾਏ॥੧॥ਰਹਾਉ॥ਦੁਲਭਦੇਹਜਪਿਹੋਤਪੁਨੀਤਾਜਮ
ਕੀਤ੍ਰਾਸਨਿਵਾਰੈ॥ਮਹਾਪਤਿਤਕੇਪਾਤਿਕਉਤਰਹਿਹਰਿਨਾਮਾਉਰਿਧਾਰੈ॥੧॥ਜੋਜੋਸੁਨੈ
ਰਾਮਜਸੁਨਿਰਮਲਤਾਕਾਜਨਮਮਰਣਦੁਖੁਨਾਸਾ॥ਕਹੁਨਾਨਕਪਾਈਐਵਡਭਾਗੀ
ਮਨਤਨਹੋਇਬਿਗਾਸਾ॥੨॥੪॥੨੩॥

ਸਾਰਗਮਹਲਾ ੫ ਦੁਪਦੇਘਰੁ ੪ ੧ੴਸਤਿਗੁਰਪ੍ਰਸਾਦਿ॥

ਮੋਹਨਘਰਿਆਵਹੁਕਰਉਜੋਦਰੀਆ॥ਮਾਨੁਕਰਉਅਭਿਮਾਨੈਬੋਲਉਭੂਲਚੂਕਤੇਰੀ
ਪ੍ਰਿਅਚਿਰੀਆ॥੧॥ਰਹਾਉ॥ਨਿਕਟਿਸੁਨਉਅਰੁਪੇਖਉਨਾਹੀਭਰਮਿਭਰਮਿਦੁਖਭ
ਰੀਆ॥ਹੋਇਕ੍ਰਿਪਾਲਗੁਰਲਾਹਿਪਾਰਦੋਮਿਲਉਲਾਲਮਨੁਹਰੀਆ॥੧॥ਏਕਨਿ
ਮਖਜੇਬਿਸਰੈਸੁਆਮੀਜਾਨਉਕੋਟਿਦਿਨਸਲਖਬਰੀਆ॥ਸਾਧਸੰਗਤਿਕੀਭੀਰਜ
ਉਪਾਈਤਉਨਾਨਕਹਰਿਸੰਗਿਮਿਰੀਆ॥੨॥੧॥੨੪॥ਸਾਰਗਮਹਲਾ ੫
॥ਅਬਕਿਆਸੋਚਉਸੋਚਬਿਸਾਰੀ॥ਕਰਣਾਸਾਸੋਈਕਰਿਰਹਿਆਦੇਹਿਨਾਉਬਲਿ
ਹਾਰੀ॥੧॥ਰਹਾਉ॥ਚਹੁਦਿਸਫੂਲਿਰਹੀਬਿਖਿਆਬਿਖੁਗੁਰਮੰਤ੍ਰੁਮੂਖਿਗਰੁੜਾਰੀ॥
ਹਾਥਦੇਇਰਾਖਿਓਕਰਿਅਪੁਨਾਜਿਉਜਲਕਮਲਾਅਲਿਪਾਰੀ॥੧॥ਹਉਨਾਹੀਕਿਛੁ
ਮੈਕਿਆਹੋਸਾਸਭੁਤੁਮਹੀਕਲਧਾਰੀ॥ਨਾਨਕਭਾਗਿਪਰਿਓਹਰਿਪਾਛੈਰਾਖੁਸੰਤਸਦਕਾ
ਰੀ॥੨॥੨॥੨੫॥ਸਾਰਗਮਹਲਾ ੫ ॥ਅਬਮੋਹਿਸਰਬਉਪਾਵਬਿਰਕਾਤੇ॥
ਕਰਣਕਾਰਣਸਮਰਥਸੁਆਮੀਹਰਿਏਕਸੁਤੇਮੇਰੀਗਾਤੇ॥੧॥ਰਹਾਉ॥ਦੇਖੇਨਾਨਾਰੂਪ
ਬਹੁਰੰਗਾ॥ਅਨਨਾਹੀਤੁਮਭਾਂਤੇ॥ਦੇਂਹਿਅਧਾਰੁਸਰਬਕਉਠਾਕੁਰਜੀਅਪ੍ਰਾਨਸੁਖਦਾਤੇ॥
੧॥ਭ੍ਰਮਤੌਭ੍ਰਮਤੌਹਾਰਿਜਉਪਰਿਓਤਉਗੁਰਮਿਲਿਚਰਨਪਰਾਤੇ॥ਕਹੁਨਾਨਕਮੈਸਰਬ
ਸੁਖੁਪਾਇਆਇਹਸੁਖਿਬਿਹਾਨੀਰਾਤੇ॥੨॥੩॥੨੬॥ਸਾਰਗਮਹਲਾ ੫
॥ਅਬਮੋਹਿਲਬਧਿਓਹੈਹਰਿਟੇਕਾ॥ਗੁਰਦਇਆਲਭਏਸੁਖਦਾਈਅੰਧੁਲੈਮਾ
ਇਕੁਦੇਖਾ॥੧॥ਰਹਾਉ॥ਕਾਟੈਅਗਿਆਨਤਿਮਰਨਿਰਮਲੀਆਬੁਧਿਬਿਗਾਸਬਿਬੇ

ਕਾ॥ਜਿਉਜਲਤਰੰਗਫੇਨੁਜਲਹੋਈਹੈਸੇਵਕਠਾਕੁਰਭਏਏਕਾ॥੧॥ਜਹਤੇਉਠਿਓਤ
ਹੀਆਇਓਸਭਹੀਏਕੈਏਕਾ॥ਨਾਨਕਦ੍ਰਿਸਟਿਆਇਓਸ੍ਰਬਠਾਈਪ੍ਰਾਣਪਤੀਹਰਿਸ ੬੨੪
ਮਕਾ॥੨॥੪॥੨੭॥ਸਾਰਗਮਹਲਾ ੫ ॥ਮੇਰਾਮਨੁਏਕੈਹੀਪ੍ਰਿਅਮਾਂਗੈ॥ਪੇਖਿ
ਆਇਓਸਰਬਥਾਨਦੇਸਪ੍ਰਿਅਰੋਮਨਸਮਸਰਿਲਾਗੈ॥੧॥ਰਹਾਉ॥ਮੈਨੀਰੇਅਨਿਕਭੋ
ਜਨਬਹੁਬਿੰਜਨਤਿਨਸਿਉਦ੍ਰਿਸਟਿਨਕਰੈਰੁਚਾਂਗੈ॥ਹਰਿਰਸੁਚਾਹੈਪ੍ਰਿਅਪ੍ਰਿਅਮੁਖਿ
ਟੇਰੈਜਿਉਅਲਿਕਮਲਾਲੋਭਾਂਗੈ॥੧॥ਗੁਣਨਿਧਾਨਮਨਮੋਹਨਲਾਲਨਸੁਖਦਾਈਸ
ਰਬਾਂਗੈ॥ਗੁਰਿਨਾਨਕਪ੍ਰਭਪਾਹਿਪਠਾਇਓਮਿਲਹੁਸਖਾਗਲਿਲਾਗੈ॥੨॥੫॥੨੮
॥ਸਾਰਗਮਹਲਾ ੫ ॥ਅਬਮੋਰੋਠਾਕੁਰਸਿਉਮਨੁਮਾਨਾਂ॥ਸਾਧਕ੍ਰਿਪਾਲਦਇ
ਆਲਭਏਹੈਇਹੁਛੇਦਿਓਦੁਸਟੁਬਿਗਾਨਾ॥੧॥ਰਹਾਉ॥ਤੁਮਹੀਸੁੰਦਰਤੁਮਹਿਸਿਆ
ਨੇਤੁਮਹੀਸੁਘਰਸੁਜਾਨਾ॥ਸਗਲਜੋਗਅਰੁਗਿਆਨਧਿਆਨਇਕਨਿਮਖਨਕੀਮਤਿ
ਜਾਨਾਂ॥੧॥ਤੁਮਹੀਨਾਇਕਤੁਮਹਿਛਤ੍ਰਪਤਿਤੁਮਪੂਰਿਰਹੇਭਗਵਾਨਾ॥ਪਾਵਉਦਾਨੁਸੰਤ
ਸੇਵਾਹਰਿਨਾਨਕਸਦਕੁਰਬਾਨਾਂ॥੨॥੬॥੨੯॥ਸਾਰਗਮਹਲਾ ੫ ॥ਮੇਰੈਮਨਿ
ਚੀਤਿਆਏਪ੍ਰਿਅਰੰਗਾ॥ਬਿਸਰਿਓਧੰਧੁਬੰਧੁਮਾਇਆਕੋਰਜਨਿਸਬਾਈਜੰਗਾ॥੧
ਰਹਾਉ॥ਹਰਿਸੇਵਉਹਰਿਰਿਦੈਬਸਾਵਉਹਰਿਪਾਇਆਸਤਸੰਗਾ॥ਐਸੋਮਿਲਿਓਮਨੋ
ਹਰੁਪ੍ਰੀਤਮੁਸੁਖਪਾਏਮੁਖਮੰਗਾ॥੧॥ਪ੍ਰਿਉਅਪਨਾਗੁਰਿਬਸਿਕਰਿਦੀਨਾਭੋਗਉਭੋਗਨਿ
ਸੰਗਾ॥ਨਿਰਭਉਭਏਨਾਨਕਭਉਮਿਟਿਆਹਰਿਪਾਇਓਪਾਠੰਗਾ॥੨॥੭॥੩੦॥ਸਾਰਗ
ਮਹਲਾ ੫ ॥ਹਰਿਜੀਉਕੇਦਰਸਨਕਉਕੁਰਬਾਨੀ॥ਬਚਨਨਾਦਮੇਰੇਸ੍ਰਵਨਹੁਪੂ
ਰੇਦੇਹਾਪ੍ਰਿਅਅੰਕਿਸਮਾਨੀ॥੧॥ਰਹਾਉ॥ਛੂਟਰਿਤੇਗੁਰਿਕੀਈਸੋਹਾਗਨਿਹਰਿਪਾਇਓ
ਸੁਘੜਸੁਜਾਨੀ॥ਜਿਹਘਰਮਹਿਬੈਸਨੁਨਹੀਪਾਵਤਸੋਥਾਨੁਮਿਲਿਓਬਾਸਾਨੀ॥੧॥
ਉਨਕੈਬਸਿਆਇਓਭਗਤਿਬਛਲੁਜਿਨਿਰਾਖੀਆਨਸੰਤਾਨੀ॥ਕਹੁਨਾਨਕਹਰਿਸੰਗਿ
ਮਨੁਮਾਨਿਆਸਭਚੂਕੀਕਾਣਿਲੋਕਾਨੀ॥੨॥੮॥੩੧॥ਸਾਰਗਮਹਲਾ ੫ ॥
ਅਬਮੋਰੋਪੰਚਾਤੇਸੰਗੁਤੂਟਾ॥ਦਰਸਨੁਦੇਖਿਭਏਮਨਿਆਨਦਗੁਰਕਿਰਪਾਤੇਛੂਟਾ॥੧॥
ਰਹਾਉ॥ਬਿਖਮਥਾਨਬਹੁਤਬਹੁਧਰੀਆਅਨਿਕਰਾਖਸੂਰੂਟਾ॥ਬਿਖਮਗਾਰ੍ਹਕਰਪਹੁ

ਨਸਾਧੂਸੰਗਿਮੁਖਜੁਰੇ॥ਤਿਨਕੀਧੂਰਿਬਾਂਛੈਨਿਤਨਾਨਕੁਪ੍ਰਭੁਮੇਰਾਕਿਰਪਾਕਰੇ॥੨॥੩॥
੨੨॥ਸਾਰਗਮਹਲਾ ੫ ॥ਹਰਿਜਨਰਾਮਰਾਮਰਾਮਧਿਆਏ॥ਏਕਪਲਕਸੁਖ
ਸਾਧਸਮਾਗਮਕੋਟਿਬੈਕੁੰਠਹਪਾਏ॥੧॥ਰਹਾਉ॥ਦੁਲਭਦੇਹਜਪਿਹੋਤਪੁਨੀਤਾਜਮ
ਕੀਤ੍ਰਾਸਨਿਵਾਰੈ॥ਮਹਾਪਤਿਤਕੇਪਾਤਿਕਉਤਰਹਿਹਰਿਨਾਮਉਰਿਧਾਰੈ॥੧॥ਜੋਜੋਸੁਨੈ
ਰਾਮਜਸੁਨਿਰਮਲਤਾਕਾਜਨਮਮਰਣਦੁਖੁਨਾਸਾ॥ਕਹੁਨਾਨਕਪਾਈਐਵਡਭਾਗੀ
ਮਨਤਨਹੋਇਬਿਗਾਸਾ॥੨॥੪॥੨੩॥

ਸਾਰਗਮਹਲਾ ੫ ਦੁਪਦੇਘਰੁ ੪ ੴ ਸਤਿਗੁਰਪ੍ਰਸਾਦਿ॥

ਮੋਹਨਘਰਿਆਵਹੁਕਰਉਜੋਦਰੀਆ॥ਮਾਨੁਕਰਉਅਭਿਮਾਨੈਬੋਲਉਭੂਲਚੂਕਤੇਰੀ
ਪ੍ਰਿਅਚਿਰੀਆ॥੧॥ਰਹਾਉ॥ਨਿਕਟਿਸੁਨਉਅਰੁਪੇਖਉਨਾਹੀਭਰਮਿਭਰਮਿਦੁਖਭ
ਰੀਆ॥ਹੋਇਕਿਰਪਾਲਗੁਰਲਾਹਿਪਾਰਦੋਮਿਲਉਲਾਲਮਨੁਹਰੀਆ॥੧॥ਏਕਨਿ
ਮਖਜੇਬਿਸਰੈਸੁਆਮੀਜਾਨਉਕੋਟਿਦਿਨਸਲਖਬਰੀਆ॥ਸਾਧਸੰਗਤਿਕੀਭੀਰਜ
ਉਪਾਈਤਉਨਾਨਕਹਰਿਸੰਗਿਮਿਰੀਆ॥੨॥੧॥੨੪॥ਸਾਰਗਮਹਲਾ ੫
॥ਅਬਕਿਆਸੋਚਉਸੋਚਬਿਸਾਰੀ॥ਕਰਣਾਸਾਸੋਈਕਰਿਰਹਿਆਦੇਹਿਨਾਉਬਲਿ
ਹਾਰੀ॥੧॥ਰਹਾਉ॥ਚਹੁਦਿਸਫੂਲਿਰਹੀਬਿਖਿਆ॥ਬਿਖੁਗੁਰਮੰਤ੍ਰੁਮੂਖਿਗਰੁੜਾਰੀ॥
ਹਾਥਦੇਇਰਾਖਿਓਕਰਿਅਪੁਨਾਜਿਉਜਲਕਮਲਾਅਲਿਪਾਰੀ॥੧॥ਹਉਨਾਹੀਕਿਛੁ
ਮੈਕਿਆਹੋਸਾਸਭੁਤੁਮਹੀਕਲਧਾਰੀ॥ਨਾਨਕਭਾਗਿਪਰਿਓਹਰਿਪਾਛੈਰਾਖੁਸੰਤਸਦਕਾ
ਰੀ॥੨॥੨॥੨੫॥ਸਾਰਗਮਹਲਾ ੫ ॥ਅਬਮੋਹਿਸਰਬਉਪਾਵਬਿਰਕਾਤੇ॥
ਕਰਣਕਾਰਣਸਮਰਥਸੁਆਮੀਹਰਿਏਕਸੁਤੇਮੇਰੀਗਾਤੇ॥੧॥ਰਹਾਉ॥ਦੇਖੇਨਾਨਰੂਪ
ਬਹੁਰੰਗਾਅਨਨਾਹੀਤੁਮਭਾਂਤੇ॥ਦੇਂਹਿਅਧਾਰੁਸਰਬਕਉਠਾਕੁਰਜੀਅਪ੍ਰਾਨਸੁਖਦਾਤੇ॥
੧॥ਭ੍ਰਮਤੌਭ੍ਰਮਤੌਹਾਰਿਜਉਪਰਿਓਤਉਗੁਰਮਿਲਿਚਰਨਪਰਾਤੇ॥ਕਹੁਨਾਨਕਮੈਸਰਬ
ਸੁਖੁਪਾਇਆਇਹਸੁਖਿਬਿਹਾਨੀਰਾਤੇ॥੨॥੩॥੨੬॥ਸਾਰਗਮਹਲਾ ੫
॥ਅਬਮੋਹਿਲਬਧਿਓਹੈਹਰਿਟੇਕਾ॥ਗੁਰਦਇਆਲਭਏਸੁਖਦਾਈਅੰਧੁਲੈਮਾ
ਇਕਦੇਖਾ॥੧॥ਰਹਾਉ॥ਕਾਟੈਅਗਿਆਨਤਿਮਰਨਿਰਮਲੀਆਬੁਧਿਬਿਗਾਸਬਿਬੇ

ਕਾ॥ਜਿਉਜਲਤਰੰਗਫੇਨੁਜਲਹੋਈਹੈਸੇਵਕਠਾਕੁਰਭਏਏਕਾ॥੧॥ਜਹਤੇਉਠਿਓਤ
ਹੀਆਇਓਸਭਹੀਏਕੈਏਕਾ॥ਨਾਨਕਦ੍ਰਿਸਟਿਆਇਓਸ੍ਰਬਠਾਈਪ੍ਰਾਣਪਤੀਹਰਿਸ
ਮਕਾ॥੨॥੪॥੨੭॥ਸਾਰਗਮਹਲਾ ੫ ॥ਮੇਰਾਮਨੁਏਕੈਹੀਪ੍ਰਿਅਮਾਂਗੈ॥ਪੇਖਿ
ਆਇਓਸਰਬਥਾਨਦੇਸਪ੍ਰਿਅਰੋਮਨਸਮਸਰਿਲਾਗੈ॥੧॥ਰਹਾਉ॥ਮੈਨੀਰਅਨਿਕਭੋ
ਜਨਬਹੁਬਿੰਜਨਤਿਨਸਿਉਦ੍ਰਿਸਟਿਨਕਰੈਰੁਚਾਂਗੈ॥ਹਰਿਰਸੁਚਾਹੈਪ੍ਰਿਅਪ੍ਰਿਅਮੁਖਿ
ਟੇਰੈਜਿਉਅਲਿਕਮਲਾਲੋਭਾਂਗੈ॥੧॥ਗੁਣਨਿਧਾਨਮਨਮੋਹਨਲਾਲਨਸੁਖਦਾਈਸ
ਰਬਾਂਗੈ॥ਗੁਰਿਨਾਨਕਪ੍ਰਭਪਾਹਿਪਠਾਇਓਮਿਲਹੁਸਖਾਗਲਿਲਾਗੈ॥੨॥੫॥੨੮
॥ਸਾਰਗਮਹਲਾ ੫ ॥ਅਬਮੋਰੋਠਾਕੁਰਸਿਉਮਨੁਮਾਨਾਂ॥ਸਾਧਕ੍ਰਿਪਾਲਦਇ
ਆਲਭਏਹੈਇਹੁਛੇਦਿਓਦੁਸਟੁਬਿਗਾਨਾ॥੧॥ਰਹਾਉ॥ਤੁਮਹੀਸੁੰਦਰਤੁਮਹਿਸਿਆ ੦
ਨੇਤੁਮਹੀਸੁਘਰਸੁਜਾਨਾ॥ਸਗਲਜੋਗਅਰੁਗਿਆਨਧਿਆਨਇਕਨਿਮਖਨਕੀਮਤਿ
ਜਾਨਾਂ॥੧॥ਤੁਮਹੀਨਾਇਕਤੁਮਹਿਛਤ੍ਰਪਤਿਤੁਮਪੂਰਿਰਹੇਭਗਵਾਨਾ॥ਪਾਵਉਦਾਨੁਸੰਤ
ਸੇਵਾਹਰਿਨਾਨਕਸਦਕੁਰਬਾਨਾਂ॥੨॥੬॥੨੯॥ਸਾਰਗਮਹਲਾ ੫ ॥ਮੇਰੈਮਨਿ
ਚੀਤਿਆਏਪ੍ਰਿਅਰੰਗਾ॥ਬਿਸਰਿਓਧੰਧੁਬੰਧੁਮਾਇਆਕੋਰਜਨਿਸਬਾਈਜੰਗਾ॥੧॥
ਰਹਾਉ॥ਹਰਿਸੇਵਉਹਰਿਰਿਦੈਬਸਾਵਉਹਰਿਪਾਇਆਸਤਸੰਗਾ॥ਐਸੋਮਿਲਿਓਮਨੋ
ਹਰੁਪ੍ਰੀਤਮੁਸੁਖਪਾਏਮੁਖਮੰਗਾ॥੧॥ਪ੍ਰਿਉਅਪਨਾਗੁਰਿਬਸਿਕਰਿਦੀਨਾਭੋਗਉਭੋਗਨਿ
ਸੰਗਾ॥ਨਿਰਭਉਭਏਨਾਨਕਭਉਮਿਟਿਆਹਰਿਪਾਇਓਪਾਠੰਗਾ॥੨॥੭॥੩੦॥ਸਾਰਗ
ਮਹਲਾ ੫ ॥ਹਰਿਜੀਉਕੇਦਰਸਨਕਉਕੁਰਬਾਨੀ॥ਬਚਨਨਾਦਮੇਰੇਸ੍ਰਵਨਹੁਪੂ
ਰੇਦੇਹਾਪ੍ਰਿਅਅੰਕਿਸਮਾਨੀ॥੧॥ਰਹਾਉ॥ਛੂਟਰਿਤੇਗੁਰਿਕੀਈਸੋਹਾਗਨਿਹਰਿਪਾਇਓ
ਸੁਘੜਸੁਜਾਨੀ॥ਜਿਹਘਰਮਹਿਬੈਸਨੁਨਹੀਪਾਵਤਸੋਥਾਨੁਮਿਲਿਓਬਾਸਾਨੀ॥੧॥
ਉਨਕੈਬਸਿਆਇਓਭਗਤਿਬਛਲੁਜਿਨਿਰਾਖੀਆਨਸੰਤਾਨੀ॥ਕਹੁਨਾਨਕਹਰਿਸੰਗਿ
ਮਨੁਮਾਨਿਆਸਭਚੂਕੀਕਾਣਿਲੋਕਾਨੀ॥੨॥੮॥੩੧॥ਸਾਰਗਮਹਲਾ ੫ ॥
ਅਬਮੋਰੋਪੰਚਾਤੇਸੰਗੁਤੂਟਾ॥ਦਰਸਨੁਦੇਖਿਭਏਮਨਿਆਨਦਗੁਰਕਿਰਪਾਤੇਛੂਟਾ॥੧॥
ਰਹਾਉ॥ਬਿਖਮਥਾਨਬਹੁਤਬਹੁਧਰੀਆਅਨਿਕਰਾਖਸੂਟਾ॥ਬਿਖਮਗਾਰ੍ਹੁਕਰੁਪਹੁ

ਚੈਨਾਹੀਸੰਤਸਾਨਥਭਏਲੂਟਾ॥੧॥ਬਹੁਤੁਖਜਾਨੇਮੇਰੈਪਾਲੈਪਰਿਆਅਮੋਲਲਾਲਆਖੂ
ਟਾ॥ਜਨਨਾਨਕਪ੍ਰਭਿਕਿਰਪਾਧਾਰੀਤਉਮਨਮਹਿਹਰਿਰਸੁਘੂਟਾ॥੨॥੮॥੩੨॥ਸਾਰਗ
ਮਹਲਾ ੫ ॥ਅਬਮੋਰੋਠਾਕੁਰਸਿਉਮਨੁਲੀਨਾ॥ਪ੍ਰਾਨਦਾਨੁਗੁਰਿਪੂਰੈਦੀਆਉ
ਰਝਾਇਓਜਿਉਜਲਮੀਨਾ॥੧॥ਰਹਾਉ॥ਕਾਮਕ੍ਰੋਧਲੋਭਮਦਮਤਸਰਇਹਅਰਪਿਸ
ਗਲਦਾਨੁਕੀਨਾ॥ਮੰਤ੍ਰਦ੍ਰਿੜਾਇਹਰਿਅਉਖਧੁਗੁਰਿਦੀਓਤਉਮਿਲਿਓਸਗਲਪ੍ਰ
ਬੀਨਾ॥੧॥ਗ੍ਰਿਹੁਤੇਰਾਤੂਠਾਕੁਰੁਮੇਰਾਗੁਰਿਹਉਖੋਈਪ੍ਰਭੁਦੀਨਾ॥ਕਹੁਨਾਨਕਮੈਸਹਜਘ
ਰੁਪਾਇਆਹਰਿਭਗਤਿਭੰਡਾਰਖਜੀਨਾ॥੨॥੧੦॥੩੩॥ਸਾਰਗਮਹਲਾ ੫
॥ਮੋਹਨਸਭਿਜੀਅਤੇਰੇਤੂਤਾਰਹਿ॥ਛੁਟਹਿਸੰਘਾਰਨਿਮਖਕਿਰਪਾਤੇਕੋਟਿਬ੍ਰਹਮੰਡਉ
ਧਾਰਹਿ॥੧॥ਰਹਾਉ॥ਕਰਹਿਅਰਦਾਸਿਬਹੁਤੁਬੇਨੰਤੀਨਿਮਖਨਿਮਖਸਾਮਾਰਹਿ॥ਹੋ
ਹੁਕ੍ਰਿਪਾਲਦੀਨਦੁਖਭੰਜਨਹਾਥਦੇਇਨਿਸਤਾਰਹਿ॥੧॥ਕਿਆਏਭੂਪਤਿਬਪੁਰੇਕਹੀ
ਅਹਿਕਹੁਏਕਿਸਨੋਮਾਰਹਿ॥ਰਾਖੁਰਾਖੁਰਾਖੁਸੁਖਦਾਤੇਸਭੁਨਾਨਕਜਗਤੁਤੁਮਾਰਹਿ॥
੨॥੧੧॥੩੪॥ਸਾਰਗਮਹਲਾ ੫ ॥ਅਬਮੋਹਿਧਨੁਪਾਇਓਹਰਿਨਾਮਾ॥ਭ
ਏਅਚਿੰਤਤ੍ਰਿਸਨਸਭਬੁਝੀਹੈਇਹੁਲਿਖਿਓਲੇਖੁਮਥਾਮਾ॥੧॥ਰਹਾਉ॥ਖੋਜਤ
ਖੋਜਤਭਇਓਬੈਰਾਗੀਫਿਰਿਆਇਓਦੇਹਗਿਰਾਮਾ॥ਗੁਰਿਕ੍ਰਿਪਾਲਿਸਉਦਾਇਹੁਜੋ
ਰਿਓਹਥਿਚਰਿਓਲਾਲੁਅਗਾਮਾ॥੧॥ਆਨਬਾਪਾਰਬਨਜਜੋਕਰੀਅਹਿਤੇਤੇਦੂਖ
ਹਾਮਾ॥ਗੋਬਿਦਭਜਨਕੇਨਿਰਭੈਵਾਪਾਰੀਹਰਿਰਾਸਿਨਾਨਕਰਾਮਨਾਮਾ॥੨॥੧੨॥੩੫॥
ਸਾਰਗਮਹਲਾ ੫ ॥ਮੇਰੈਮਨਿਮਿਸਟਲਗੇਪ੍ਰਿਅਬੋਲਾ॥ਗੁਰਿਬਾਹਪਕਰਿ
ਪ੍ਰਭਸੇਵਾਲਾਏਸਦਦਇਆਲੁਹਰਿਢੋਲਾ॥੧॥ਰਹਾਉ॥ਪ੍ਰਭਤੂਠਾਕੁਰੁਸਰਬਪ੍ਰਤਿ
ਪਾਲਕੁਮੋਹਿਕਲਤ੍ਰਸਹਿਤਸਭਿਗੋਲਾ॥ਮਾਣੁਤਾਣੁਸਭੁਤੂਹੈਤੂਹੈਇਕੁਨਾਮੁਤੇਰੋਮੈ
ਓਲਾ॥੧॥ਜਉਤਖਤਿਬੈਸਾਲਹਿਤਉਦਾਸਤੁਮਾਰੇਘਾਸੁਬਢਾਵਹਿਕੇਤਕਬੋਲਾ॥ਜ
ਨਨਾਨਕਕੇਪ੍ਰਭਪੁਰਖਬਿਧਾਤੇਮੇਰੇਠਾਕੁਰਅਗਹਅਤੋਲਾ॥੨॥੧੩॥੩੬॥ਸਾਰਗ
ਮਹਲਾ ੫ ॥ਰਸਨਾਰਾਮਕਹਤਗੁਣਸੋਹੰ॥ਏਕਨਿਮਖਓਪਾਇਸਮਾਵੈਦੇਖਿ
ਚਰਿਤਮਨਮੋਹੰ॥੧॥ਰਹਾਉ॥ਜਿਸੁਸੁਣਿਐਮਨਿਹੋਇਰਹਸੁਅਤਿਰਿਦੈਮਾਨਦੁਖ

ਜੋਹੰ॥ਸੁਖੁਪਾਇਓਦੁਖੁਦੂਰਿਪਰਾਇਓਬਣਿਆਈਪ੍ਰਭਤੋਹੰ॥੧॥ਕਿਲਵਿਖਗਏ
ਮਨਨਿਰਮਲਹੋਈਹੈਗੁਰਿਕਾਢੇਮਾਇਆਦ੍ਰੋਹੰ॥ਕਹੁਨਾਨਕਮੈਸੋਪ੍ਰਭੁਪਾਇਆਕਰਣ
ਕਾਰਣਸਮਰਥੋਹੰ॥੨॥੧੪॥੩੭॥ਸਾਰਗਮਹਲਾ ੫ ॥ਨੈਨਹੁਦੇਖਿਓਚਲ
ਤੁਤਮਾਸਾ॥ਸਭਹੂਦੂਰਿਸਭਹੂਤੇਨੇਰੈਅਗਮਅਗਮਘਟਵਾਸਾ॥੧॥ਰਹਾਉ॥ਅਭੂਲੁਨ
ਭੂਲੇਲਿਖਿਓਨਚਲਾਵੈਮਤਾਨਕਰੈਪਚਾਸਾ॥ਖਿਨਮਹਿਸਾਜਿਸਵਾਰਿਬਿਨਾਹੈਭਗਤਿ
ਵਛਲਗੁਣਤਾਸਾ॥੧॥ਅੰਧਕੂਪਮਹਿਦੀਪਕੁਬਲਿਓਗੁਰਿਰਿਦੈਕੀਓਪਰਗਾਸਾ॥
ਕਹੁਨਾਨਕਦਰਸੁਪੇਖਿਸੁਖੁਪਾਇਆਸਭਪੂਰਨਹੋਈਆਸਾ॥੨॥੧੫॥੩੮॥ਸਾਰਗਮਹ
ਲਾ ੫ ॥ਚਰਨਹੁਗੋਬਿੰਦਮਾਰਗੁਸੁਹਾਵਾ॥ਆਨਮਾਰਗਜੇਤਾਕਿਛੁਧਾਈਐਤੇਤੋ
ਹੀਦੁਖੁਹਾਵਾ॥੧॥ਰਹਾਉ॥ਨੇਤ੍ਰਪੁਨੀਤਭਏਦਰਸੁਪੇਖੇਹਸਤਪੁਨੀਤਟਹਲਾਵਾ॥ਰਿ
ਦਾਪੁਨੀਤਰਿਦੈਹਰਿਬਸਿਓਮਸਤਪੁਨੀਤਸੰਤਧੂਰਾਵਾ॥੧॥ਸਰਬਨਿਧਾਨਨਾਮਿਹਰਿ
ਹਰਿਕੈਜਿਸੁਕਰਮਿਲਿਖਿਆਤਿਨਿਪਾਵਾ॥ਜਨਨਾਨਕਕਉਗੁਰੁਪੂਰਾਭੇਟਿਓਸੁਖਿਸ
ਹਜੇਅਨਦਿਬਿਹਾਵਾ॥੨॥੧੬॥੩੯॥ਸਾਰਗਮਹਲਾ ੫ ॥ਧਿਆਇਓਅੰ
ਤਿਬਾਰਨਾਮੁਸਖਾ॥ਜਹਮਾਤੁਪਿਤਾਸੁਤਭਾਈਨਪਹੁਚੈਤਹਾਤਹਾਤੂਰਖਾ॥੧॥ਰਹਾਉ
॥ਅੰਧਕੂਪਗ੍ਰਿਹਮਹਿਤਿਨਿਸਿਮਰਿਓਜਿਸੁਮਸਤਕਿਲੇਖੁਲਿਖਾ॥ਖੂਲੇਬੰਧਨ
ਮੁਕਤਿਗੁਰਿਕੀਨੀਸਭੁਤੂਹੈਤੂਹੀਦਿਖਾ॥੧॥ਅੰਮ੍ਰਿਤਨਾਮੁਪੀਆਮਨੁਤ੍ਰਿਪਤਿਆ
ਆਘਾਏਰਸਨਚਖਾ॥ਕਹੁਨਾਨਕਸੁਖਸਹਜੁਮੈਪਾਇਆਗੁਰਿਲਾਹੀਸਗਲਤਿਖਾ
॥੨॥੧੭॥੪੦॥ਸਾਰਗਮਹਲਾ ੫ ॥ਗੁਰਮਿਲਿਐਸੇਪ੍ਰਭੂਧਿਆਇਆ॥ਭ
ਇਓਕ੍ਰਿਪਾਲੁਦਇਆਲੁਦੁਖਭੰਜਨੁਲਗੈਨਤਾਤੀਬਾਇਆ॥੧॥ਰਹਾਉ॥ਜੇਤੇ
ਸਾਸਸਾਸਹਮਲੇਤੇਤੇਤੇਹੀਗੁਣਗਾਇਆ॥ਨਿਮਖਨਬਿਛੁਰੈਘਰੀਨਬਿਸਰੈਸਦ
ਸੰਗੇਜਤਜਾਇਆ॥੧॥ਹਉਬਲਿਬਲਿਬਲਿਬਲਿਚਰਨਕਮਲਕਉਬਲਿ
ਬਲਿਗੁਰਦਰਸਾਇਆ॥ਕਹੁਨਾਨਕਕਾਹੂਪਰਵਾਹਾਜਉਸੁਖਸਾਗਰੁਮੈਪਾਇਆ॥
੨॥੧੮॥੪੧॥ਸਾਰਗਮਹਲਾ ੫ ॥ਮੇਰੈਮਨਿਸਬਦੁਲਗੋਗੁਰਮੀਠਾ॥ਖੁਲਿ
ਓਕਰਮੁਭਇਓਪਰਗਾਸਾਘਟਿਘਟਿਹਰਿਹਰਿਡੀਠਾ॥੧॥ਰਹਾਉ॥ਪਾਰਬ੍ਰਹਮ

ਅਜੋਨੀਸੰਭਉਸਰਬਥਾਨਘਟਬੀਠਾ॥ਭਇਓਪਰਾਪਤਿਅੰਮ੍ਰਿਤਨਾਮਾਬਲਿਬ
ਲਿਪ੍ਰਭਚਰਣੀਠਾ॥੧॥ਸਤਸੰਗਤਿਕੀਰੇਣੁਮੁਖਿਲਾਗੀਕੀਏਸਗਲਤੀਰਥਮਜ
ਨੀਠਾ॥ਕਹੁਨਾਨਕਰੰਗਿਚਲੂਲਭਏਹੈਹਰਿਰੰਗੁਨਲਹੈਮਜੀਠਾ॥੨॥੧੯॥੪੨॥
ਸਾਰਗਮਹਲਾ੫ ॥ਹਰਿਹਰਿਨਾਮੁਦੀਓਗੁਰਿਸਾਥੇ॥ਨਿਮਖਬਚਨੁਪ੍ਰਭਹੀਅ
ਰੈਬਸਿਓਸਗਲਭੂਖਮੇਰੀਲਾਥੇ॥੧॥ਰਹਾਉ॥ਕ੍ਰਿਪਾਨਿਧਾਨਗੁਣਨਾਇਕਠਾਕੁਰਸੁ
ਖਸਮੂਹਸਭਨਾਥੇ॥ਏਕਆਸਮੋਹਿਤੇਰੀਸੁਆਮੀਅਉਰਦੁਤੀਆਆਸਬਿਰਾਥੇ॥
੧॥ਨੈਣਤ੍ਰਿਪਤਾਸੇਦੇਖਿਦਰਸਾਵਾਗੁਰਿਕਰਧਾਰੇਮੇਰੈਮਾਥੇ॥ਕਹੁਨਾਨਕਮੈਅਤੁਲਸੁ
ਖੁਪਾਇਆਜਨਮਮਰਣਭੈਲਾਥੇ॥੨॥੨੦॥੪੩॥ਸਾਰਗਮਹਲਾ੫ ॥
ਰੇਮੂੜ੍ਹੇਆਨਕਾਹੇਕਤਜਾਈ॥ਸੰਗਿਮਨੋਹਰੁਅੰਮ੍ਰਿਤੁਹੈਰੇਭੂਲਿਭੂਲਿਬਿਖੁਖਾਈ॥੧
॥ਰਹਾਉ॥ਪ੍ਰਭਸੁੰਦਰਚਤੁਰਅਨੂਪਬਿਧਾਤੇਤਿਸੁਸਿਉਰੁਚਨਹੀਰਾਈ॥ਮੋਹਨਿਸਿਉਬਾਵਰ
ਮਨੁਮੋਹਿਓਝੂਠਿਠਗਉਰੀਪਾਈ॥੧॥ਭਇਓਦਇਆਲੁਕ੍ਰਿਪਾਲੁਦੁਖਹਰਤਾਸੰ
ਤਨਿਸਿਉਬਨਿਆਈ॥ਸਗਲਨਿਧਾਨਘਰੈਮਹਿਪਾਏਕਹੁਨਾਨਕਜੋਤਿਸਮਾਈ॥
੨॥੨੧॥੪੪॥ਸਾਰਗਮਹਲਾ੫ ॥ਓਅੰਪ੍ਰਿਅਪ੍ਰੀਤਿਚੀਤਿਪਹਿਲਰੀ
ਆ॥ਜੋਤਉਬਦਨੁਦੀਓਮੇਰੇਸਤਿਗੁਰਤਉਮੈਸਾਜਸੀਗਰੀਆ॥੧॥ਰਹਾਉ॥ਹਮ
ਭੂਲਹਤੁਮਸਦਾਅਭੂਲਾਹਮਪਤਿਤਤੁਮਪਤਿਤਉਧਰੀਆ॥ਹਮਨੀਚਬਿਰਖਤੁ
ਮਮੈਲਾਗਰਲਾਜਸੰਗਿਸੰਗਿਬਸਰੀਆ॥੧॥ਤੁਮਗੰਭੀਰਧੀਰਉਪਕਾਰੀਹਮਕਿ
ਆਬਪੁਰੇਜੰਤਰੀਆ॥ਗੁਰਕਿਰਪਾਲਨਾਨਕਹਰਿਮੇਲਿਓਤਉਮੇਰੀਸੂਖਿਸੇਜਰੀਆ
॥੨॥੨੨॥੪੫॥ਸਾਰਗਮਹਲਾ੫ ॥ਮਨਓਇਦਿਨਸਧੰਨਿਪਰਵਾਨਾਂ॥
ਸਫਲਤੇਘਰੀਸੰਜੋਗਸੁਹਾਵੇਸਤਿਗੁਰਸੰਗਿਗਿਆਨਾਂ॥੧॥ਰਹਾਉ॥ਧੰਨਿਸੁਭਾਗ
ਧੰਨਿਸੋਹਾਗਾਧੰਨਿਦੇਤਜਿਨਿਮਾਨਾਂ॥ਇਹੁਤਨੁਤੁਮਰਾਸਭੁਗ੍ਰਿਹੁਧਨੁਤੁਮਰਾਹੀਉਕੀਓ
ਕੁਰਬਾਨਾਂ॥੧॥ਕੋਟਿਲਾਖਰਾਜਸੁਖਪਾਏਇਕਨਿਮਖਪੇਖਿਦ੍ਰਿਸਟਾਨਾ॥ਜਉਕਹ
ਹੁਮੁਖਹੁਸੇਵਕਇਹਬੈਸੀਐਸੁਖਨਾਨਕਅੰਤੁਨਜਾਨਾਂ॥੨॥੨੩॥੪੬॥ਸਾਰਗਮਹ
ਲਾ੫ ॥ਅਬਮੋਰੋਸਹਸਾਦੂਖੁਗਇਆ॥ਅਉਰਉਪਾਉਸਗਲਤਿਆ

ਗਿਛੋਡੇਸਤਿਗੁਰਸਰਣਿਪਾਇਆ॥੧॥ਰਹਾਉ॥ਸਰਬਸਿਧਿਕਾਰਜਸਭਿਸਵਰੇਅ ੬੨੬
ਹੰਰੋਗਸਗਲਹੀਖੋਇਆ॥ਕੋਟਿਪਰਾਧਖਿਨਮਾਹਿਖਉਭਈਹੈਗੁਰਿਮਿਲਿਹਰਿਹਰਿਕ
ਹਿਆ॥੧॥ਪੰਚਦਾਸਗੁਰਿਵਸਗਤਿਕੀਨੇਮਨਨਿਹਚਲਨਿਰਭਇਆ॥ਆਇਨਜ
ਵੈਨਕਤਹੀਡੋਲੈਥਿਰੁਨਾਨਕਰਾਜਇਆ॥੨॥੨੪॥੪੭॥ਸਾਰਗਮਹਲਾ੫
॥ਪ੍ਰਭੁਮੇਰੋਇਤਉਤਸਦਾਸਹਾਈ॥ਮਨਮੋਹਨੁਮੇਰੇਜੀਅਕੋਪਿਆਰੋਕਵਨਕਹਾਗੁ
ਨਗਾਈ॥੧॥ਰਹਾਉ॥ਖੇਲਿਖਿਲਾਇਲਾਡਲਾਡਾਵੈਸਦਾਸਦਾਅਨਦਾਈ॥ਪ੍ਰਤਿ
ਪਾਲੈਬਾਰਿਕਕੀਨਿਆਈਜੈਸੇਮਾਤਪਿਤਾਈ॥੧॥ਤਿਸੁਬਿਨੁਨਿਮਖਨਹੀਰਹਿਸ
ਕੀਐਬਿਸਰਿਨਕਬਹੂਜਾਈ॥ਕਹੁਨਾਨਕਮਿਲਿਸੰਤਸੰਗਤਿਤੇਮਗਨਭਏਲਿਵ
ਲਾਈ॥੨॥੨੫॥੪੮॥ਸਾਰਗਮਹਲਾ੫ ॥ਅਪਨਾਮੀਤੁਸੁਆਮੀਗਾਈ
ਐ॥ਆਸਨਅਵਰਕਾਹੂਕੀਕੀਜੈਸੁਖਦਾਤਾਪ੍ਰਭੁਧਿਆਈਐ॥੧॥ਰਹਾਉ॥ਸੂਖ
ਮੰਗਲਕਲਿਆਣਜਿਸਹਿਘਰਿਤਿਸਹੀਸਰਣੀਪਾਈਐ॥ਤਿਸਹਿਤਿਆਗਿ
ਮਾਨੁਖੁਜੇਸੇਵਹੁਤਉਲਾਜਲੋਨੁਹੋਇਜਾਈਐ॥੧॥ਏਕਓਟਪਕਰੀਠਾਕੁਰਕੀਗੁਰ
ਮਿਲਿਮਤਿਬੁਧਿਪਾਈਐ॥ਗੁਣਨਿਧਾਨਨਾਨਕਪ੍ਰਭੁਮਿਲਿਆਸਗਲਚੁਕੀਮੁਹ
ਤਾਈਐ॥੨॥੨੬॥੪੯॥ਸਾਰਗਮਹਲਾ੫ ॥ਓਟਸਤਾਣੀਪ੍ਰਭਜੀਉਮੇਰੈ
॥ਦ੍ਰਿਸਟਿਨਲਿਆਵਉਅਵਰਕਾਹੂਕਉਮਾਣਿਮਹਤਿਪ੍ਰਭਤੇਰੈ॥੧॥ਰਹਾਉ॥ਅੰ
ਗੀਕਾਰੁਕੀਓਪ੍ਰਭਿਅਪੁਨੈਕਾਢਿਲੀਆਬਿਖੁਘੇਰੈ॥ਅੰਮ੍ਰਿਤਨਾਮੁਅਉਖਧੁਮੁਖਿ
ਦੀਨੋਜਾਇਪਇਆਗੁਰਪੈਰੈ॥੧॥ਕਵਨਉਪਮਾਕਹਉਏਕਮੁਖਨਿਰਗੁਣਕੇਦਾਤੈਰੈ
॥ਕਾਟਿਸਿਲਕਜਉਅਪੁਨਾਕੀਨੋਨਾਨਕਸੂਖਘਨੇਰੈ॥੨॥੨੭॥੫੦॥ਸਾਰਗਮਹਲ
੫ ॥ਪ੍ਰਭਸਿਮਰਤਦੂਖਬਿਨਾਸੀ॥ਭਇਓਕ੍ਰਿਪਾਲੁਜੀਅਸੁਖਦਾਤਾਹੋਈਸਗ
ਲਖਲਾਸੀ॥੧॥ਰਹਾਉ॥ਅਵਰੁਨਕੋਊਸੂਝੈਪ੍ਰਭਬਿਨੁਕਹੁਕੋਕਿਸੁਪਹਿਜਾਸੀ॥ਜਿ
ਉਜਾਣਹੁਤਿਉਰਾਖਹੁਠਾਕੁਰਸਭੁਕਿਛੁਤੁਮਹੀਪਾਸੀ॥੧॥ਹਾਥਦੇਇਰਾਖੇਪ੍ਰਭਿਅਪੁਨੇ
ਸਦਜੀਵਨਅਬਿਨਾਸੀ॥ਕਹੁਨਾਨਕਮਨਿਅਨਦੁਭਇਆਹੈਕਾਟੀਜਮਕੀਫਾਸੀ॥੨॥
੨੮॥੫੧॥ਸਾਰਗਮਹਲਾ੫ ॥ਮੇਰੋਮਨੁਜਤਕਤਤੁਝਹਿਸਮਾਰੈ॥ਹਮਬਾਰਿ

ਕਦੀਨਪਿਤਾਪ੍ਰਭਮੇਰੇਜਿਉਜਾਨਹਿਤਿਉਪਾਰੈ॥੧॥ਰਹਾਉ॥ਜਬਭੂਖੌਤਬਭੋਜਨੁਮਾਂ
ਗੈਅਘਾਏਸੂਖਸਘਾਰੈ॥ਤਬਅਰੋਗਜਬਤੁਮਸੰਗਿਬਸਤੌਛੁਟਕਤਹੋਇਰਵਾਰੈ॥
੧॥ਕਵਨਬਸੇਰੋਦਾਸੁਦਾਸਨਕੋਥਾਪਿਉਥਾਪਨਹਾਰੈ॥ਨਾਮੁਨਬਿਸਰੈਤਬਜੀਵਨੁਪਾਈ
ਐਬਿਨਤੀਨਾਨਕਇਹਸਾਰੈ॥੨॥੨੯॥੫੨॥ਸਾਰਗਮਹਲਾ ੫ ॥ਮਨਤੇਭੈ
ਭਉਦੂਰਿਪਰਾਇਓ॥ਲਾਲਦਇਆਲਗੁਲਾਲਲਾਡਿਲੇਸਹਜਿਸਹਜਿਗੁਨ
ਗਾਇਓ॥੧॥ਰਹਾਉ॥ਗੁਰਬਚਨਾਤਿਕਮਾਤਕ੍ਰਿਪਾਤੇਬਹੁਰਿਨਕਤਹੂਧਾਇਓ॥ਰ
ਹਤਉਪਾਧਿਸਮਾਧਿਸੁਖਆਸਨਭਗਤਿਵਛਲੁਗ੍ਰਿਹਿਪਾਇਓ॥੧॥ਨਾਦਬਿਨੋਦ
ਕੋਡਆਨੰਦਾਸਹਜੇਸਹਜਿਸਮਾਇਓ॥ਕਰਨਾਆਪਿਕਰਾਵਨਆਪੇਕਹੁਨਾਨਕਆਪਿਆਪਾ
ਇਓ॥੨॥੩੦॥੫੩॥ਸਾਰਗਮਹਲਾ ੫ ॥ਅੰਮ੍ਰਿਤਨਾਮੁਮਨਹਿਆਧਾਰੋ॥ਜਿਨਿਦੀ
ਆਤਿਸਕੈਕੁਰਬਾਨੈਗੁਰਪੂਰੇਨਮਸਕਾਰੋ॥੧॥ਰਹਾਉ॥ਬੂਝੀਤ੍ਰਿਸਨਾਸਹਜਿਸੁਹੇਲਾਕਾਮੁ
ਕ੍ਰੋਧੁਬਿਖੁਜਾਰੋ॥ਆਇਨਜਾਇਬਸੈਇਹਠਾਹਰਜਹਆਸਨੁਨਿਰੰਕਾਰੋ॥੧॥ਏਕੈਪਰਗਟੁਏ
ਕੈਗੁਪਤਾਏਕੈਧੁੰਧੂਕਾਰੋ॥ਆਦਿਮਧਿਅੰਤਿਪ੍ਰਭੁਸੋਈਕਹੁਨਾਨਕਸਾਚੁਬੀਚਾਰੋ॥੨॥੩
੧॥੫੪॥ਸਾਰਗਮਹਲਾ ੫ ॥ਬਿਨੁਪ੍ਰਭਰਹਨੁਨਜਾਇਘਰੀ॥ਸਰਬਸੁਖਤਾਹੂਕੈਪੂ
ਰਨਜਾਕੈਸੁਖੁਹੈਹਰੀ॥੧॥ਰਹਾਉ॥ਮੰਗਲਰੂਪਪ੍ਰਾਨਜੀਵਨਧਨਸਿਮਰਤਅਨਦਘਨਾ॥ਵ
ਡਸਮਰਥੁਸਦਾਸਦਸੰਗੇਗੁਨਰਸਨਾਕਵਨਭਨਾ॥੧॥ਥਾਨਪਵਿਤ੍ਰਾਮਾਨਪਵਿਤ੍ਰਾਪਵਿਤ੍ਰਸੁ
ਨਨਕਹਨਹਾਰੇ॥ਕਹੁਨਾਨਕਤੇਭਵਨਪਵਿਤ੍ਰਾਜਾਮਹਿਸੰਤਤੁਮਾਰੇ॥੨॥੩੨॥੫੫॥ਸਾਰਗ
ਮਹਲਾ ੫ ॥ਰਸਨਾਜਪਤੀਤੂਹੀਤੂਹੀ॥ਮਾਤਗਰਭਤੁਮਹੀਪ੍ਰਤਿਪਾਲਕਮ੍ਰਿਤਮੰਡਲ
ਇਕਤੁਹੀ॥੧॥ਰਹਾਉ॥ਤੁਮਹਿਪਿਤਾਤੁਮਹੀਫੁਨਿਮਾਤਾਤੁਮਹਿਮੀਤਹਿਤਭ੍ਰਾਤਾ॥ਤੁਮਪਰਵਾ
ਰਤੁਮਹਿਆਧਾਰਾਤੁਮਹਿਜੀਅਪ੍ਰਾਨਦਾਤਾ॥੧॥ਤੁਮਹਿਖਜੀਨਾਤੁਮਹਿਜਰੀਨਾਤੁਮਹੀਮਾਣਿ
ਕਲਾਲਾ॥ਤੁਮਹਿਪਾਰਜਾਤਗੁਰਤੇਪਾਏਤਉਨਾਨਕਭਏਨਿਹਾਲਾ॥੨॥੩੩॥੫੬॥ਸਾਰਗ
ਮਹਲਾ ੫ ॥ਜਾਹੂਕਾਹੂਅਪੁਨੋਹੀਚਿਤਿਆਵੈ॥ਜੋਕਾਹੂਕੋਚੇਰੋਹੋਵਤਠਾਕੁਰਹੀਪਹਿਜਾ
ਵੈ॥੧॥ਰਹਾਉ॥ਅਪਨੇਪਹਿਦੂਖਅਪਨੇਪਹਿਸੂਖਾਅਪੁਨੇਹੀਪਹਿਬਿਰਥਾ॥ਅਪੁਨੇਪਹਿਮਾ
ਨੁਅਪੁਨੇਪਹਿਤਾਨਾਅਪਨੇਹੀਪਹਿਅਰਥਾ॥੧॥ਕਿਨਹੀਰਾਜਜੋਬਨਧਨਮਿਲਖਾਕਿਨਹੀਬ

ਪ੍ਰਮਹਤਾਰੀ॥ਸਰਬਥੋਕਨਾਨਕਗੁਰਪਾਏਪੂਰਨਆਸਹਮਾਰੀ॥੨॥੩੪॥੫੭॥ਸਾਰਗਮਹ
ਲਾ ੫ ॥ਝੂਠੋਮਾਇਆਕੋਮਦਮਾਨੁ॥ਧ੍ਰੋਹਮੋਹਦੂਰਿਕਰਿਬਪੁਰੇਸੰਗਿਗੋਪਾਲਹਿਜਾਨੁ॥
੧॥ਰਹਾਉ॥ਮਿਥਿਆਰਾਜਜੋਬਨਅਰੁਉਮਰੇਮੀਰਮਲਕਅਰੁਖਾਨ॥ਮਿਥਿਆਕਾਪਰਸੁ
ਗੰਧਚਤੁਰਾਈਮਿਥਿਆਭੋਜਨਪਾਨ॥੧॥ਦੀਨਬੰਧਰੋਦਾਸਦਾਸਰੋਸੰਤਹਕੀਸਾਰਨਾ॥ਮਾਂ
ਗਨਿਮਾਂਗਉਹੋਇਅਚਿੰਤਾਮਿਲੁਨਾਨਕਕੇਹਰਿਪ੍ਰਾਨ॥੨॥੩੫॥੫੮॥ਸਾਰਗਮਹਲਾ
੫ ॥ਅਪੁਨੀਇਤਨੀਕਛੂਨਸਾਰੀ॥ਅਨਿਕਕਾਜਅਨਿਕਧਾਵਰਤਉਰਝਿਓ
ਆਨਜੰਜਾਰੀ॥੧॥ਰਹਾਉ॥ਦਿਉਸਚਾਰਿਕੇਦੀਸਹਿਸੰਗੀਊਹਾਂਨਾਹੀਜਹਭਾਰੀ॥ਤਿਨ
ਸਿਉਰਾਚਿਮਾਚਿਹਿਤੁਲਾਇਓਜੋਕਾਮਿਨਹੀਗਾਵਾਰੀ॥੧॥ਹਉਨਾਹੀਨਾਹੀਕਿਛੁਮੇਰਾ
ਨਾਹਮੋਰਬਸੁਚਾਰੀ॥ਕਰਨਕਰਾਵਨਨਾਨਕਕੇਪ੍ਰਭਸੰਤਨਸੰਗਿਉਧਾਰੀ॥੨॥੩੬॥੫੯॥
ਸਾਰਗਮਹਲਾ ੫ ॥ਮੋਹਨੀਮੋਹਤਰਹੈਨਹੋਰੀ॥ਸਾਧਿਕਸਿਧਸਗਲਕੀਪਿ
ਆਰੀਤੁਟੈਨਕਾਹੂਤੋਰੀ॥੧॥ਰਹਾਉ॥ਖਟੁਸਾਸਤ੍ਰਉਚਰਤਰਸਨਾਗਰਤੀਰਥਗਵਨਨ
ਥੋਰੀ॥ਪੂਜਾਚਕ੍ਰਬਰਤਨੇਮਤਪੀਆਊਹਾਗੈਲਿਨਛੋਰੀ॥੧॥ਅੰਧਕੂਪਮਹਿਪਤਿ
ਤਹੋਤਜਗੁਸੰਤਹੁਕਰਹੁਪਰਮਗਤਿਮੋਰੀ॥ਸਾਧਸੰਗਤਿਨਾਨਕਭਇਓਮੁਕਤਾਦਰਸ
ਨੁਪੇਖਤਭੋਰੀ॥੨॥੩੭॥੬੦॥ਸਾਰਗਮਹਲਾ ੫ ॥ਕਹਾਕਰਹਿਰੇਖਾਟਿਖਾ
ਟੁਲੀ॥ਪਵਨਿਅਫਾਰਤੋਰਚਾਮੋਰੋਅਤਿਜਜਰੀਤੇਰੀਰੇਮਟੁਲੀ॥੧॥ਰਹਾਉ॥ਊਹੀ
ਤੇਹਰਿਓਊਹਾਲੇਧਰਿਓਜੈਸੇਬਾਸਾਮਾਸਦੇਤਝਾਟੁਲੀ॥ਦੇਵਨਹਾਰੁਬਿਸਾਰਿਓਅੰ
ਧੁਲੇਜਿਉਸਫਰੀਉਦਰੁਭਰੈਬਹਿਹਾਟੁਲੀ॥੧॥ਸਾਦਬਿਕਾਰਬਿਕਾਰਝੂਠਰਸਜ
ਹਜਾਨੋਤਹਭੀਰਬਾਟੁਲੀ॥ਕਹੁਨਾਨਕਸਮਝੁਰੇਇਆਨੇਆਜੁਕਾਲਿਖੁਲੈਤੇਰੀਗਾਂਠੁ
ਲੀ॥੨॥੩੮॥੬੧॥ਸਾਰਗਮਹਲਾ ੫ ॥ਗੁਰਜੀਉਸੰਗਿਤੁਹਾਰੈਜਾਨਿਓ॥
ਕੋਟਿਜੋਧਉਆਕੀਬਾਤਨਪੁਛੀਐਤਾਂਦਰਗਹਭੀਮਾਨਿਓ॥੧॥ਰਹਾਉ॥ਕਵਨਮੂਲੁ
ਪ੍ਰਾਨੀਕਾਕਹੀਐਕਵਨਰੂਪੁਦ੍ਰਿਸਟਾਨਿਓ॥ਜੋਤਿਪ੍ਰਗਾਸਭਈਮਾਟੀਸੰਗਿਦੁਲਭਦੇ
ਹਬਖਾਨਿਓ॥੧॥ਤੁਮਤੇਸੇਵਤੁਮਤੇਜਪਤਾਪਾਤੁਮਤੇਤਤੁਪਛਾਨਿਓ॥ਕਰੁਮਸਤਕਿ
ਧਰਿਕਟੀਜੇਵਰੀਨਾਨਕਦਾਸਦਸਾਨਿਓ॥੨॥੩੯॥੬੨॥ਸਾਰਗਮਹਲਾ ੫

॥ਹਰਿਹਰਿਦੀਓਸੇਵਕਕਉਨਾਮਾ॥ਮਾਨੁਸੁਕਾਕੋਬਪੁਰੋਭਾਈਜਾਕੋਰਾਖਾਰਾਮਾ॥੧॥ਰਹਾਉ
॥ਆਪਿਮਹਾਜਨੁਆਪੇਪੰਚਾਆਪਿਸੇਵਕਕੈਕਾਮਾ॥ਆਪੇਸਗਲੇਦੂਤਬਿਦਾਰੇਠਾਕੁ
ਰਅੰਤਰਜਾਮਾ॥੧॥ਆਪੇਪਤਿਰਾਖੀਸੇਵਕਕੀਆਪਿਕੀਓਬੰਧਾਨਾ॥ਆਦਿਜੁਗਾਦਿਸੇ
ਵਕਕੀਰਾਖੈਨਾਨਕਕੋਪ੍ਰਭੁਜਾਨਾ॥੨॥੪੦॥੬੩॥ਸਾਰਗਮਹਲਾ ੫ ॥ਤੂਮੇਰੇ
ਮੀਤਸਖਾਹਰਿਪ੍ਰਾਨ॥ਮਨੁਧਨੁਜੀਉਪਿੰਡੁਸਭੁਤੁਮਰਾਇਹੁਤਨੁਸੀਤੋਤੁਮਰੈਧਾਨ॥੧॥
ਰਹਾਉ॥ਤੁਮਹੀਦੀਏਅਨਿਕਪ੍ਰਕਾਰਾ॥ਤੁਮਹੀਦੀਏਮਾਨਾ॥ਸਦਾਸਦਾਤੁਮਹੀਪਤਿਰਾਖ
ਹੁਅੰਤਰਜਾਮੀਜਾਨ॥੧॥ਜਿਨਸੰਤਨਜਾਨਿਆਤੂਠਾਕੁਰਤੇਆਏਪਰਵਾਨਾ॥ਜਨਕਾ
ਸੰਗੁਪਾਈਐਵਡਭਾਗੀਨਾਨਕਸੰਤਨਕੈਕੁਰਬਾਨਾ॥੨॥੪੧॥੬੪॥ਸਾਰਗਮਹਲਾ
੫ ॥ਕਰਹੁਗਤਿਦਇਆਲਸੰਤਹੁਮੋਰੀ॥ਤੁਮਸਮਰਥਕਾਰਨਕਰਨਾਤੂਟੀਤੁ
ਮਹੀਜੋਰੀ॥੧॥ਰਹਾਉ॥ਜਨਮਜਨਮਕੇਬਿਖਈਤੁਮਤਾਰੇਸੁਮਤਿਸੰਗਿਤੁਮਾਰੈਪਾ
ਈ॥ਅਨਿਕਜੋਨਿਭ੍ਰਮਤੇਪ੍ਰਭਬਿਸਰਤਸਾਸਿਸਾਸਿਹਰਿਗਾਈ॥੧॥ਜੋਜੋਸੰਗਿਮਿ
ਲੇਸਾਧੂਕੈਤੇਤੇਪਤਿਤਪੁਨੀਤਾ॥ਕਹੁਨਾਨਕਜਾਕੇਵਡਭਾਗਾਤਿਨਿਜਨਮੁਪਦਾਰਥੁਜੀ
ਤਾ॥੨॥੪੨॥੬੫॥ਸਾਰਗਮਹਲਾ ੫ ॥ਠਾਕੁਰਬਿਨਤੀਕਰਨਜਨੁਆਇਓ
॥ਸਰਬਸੂਖਆਨੰਦਸਹਜਰਸਸੁਨਤਤੁਹਾਰੋਨਾਇਓ॥੧॥ਰਹਾਉ॥ਕ੍ਰਿਪਾਨਿਧਾਨ
ਸੁਖਕੇਸਾਗਰਜਸੁਸਭਮਹਿਜਾਕੋਛਾਇਓ॥ਸੰਤਸੰਗਿਰੰਗਤੁਮਕੀਏਅਪਨਾਆਪੁਦ੍ਰਿ
ਸਟਾਇਓ॥੧॥ਨੈਨਹੁਸੰਗਿਸੰਤਨਕੀਸੇਵਾਚਰਨਝਾਰੀਕੇਸਾਇਓ॥ਆਠਪਹਰਦਰਸ
ਨੁਸੰਤਨਕਾਸੁਖੁਨਾਨਕਇਹੁਪਾਇਓ॥੨॥੪੩॥੬੬॥ਸਾਰਗਮਹਲਾ ੫
॥ਜਾਕੀਰਾਮਨਾਮਲਿਵਲਾਗੀ॥ਸਜਨੁਸੁਰਿਦਾਸੁਹੇਲਾਸਹਜੇਸੋਕਹੀਐਬਡਭਾਗੀ
॥੧॥ਰਹਾਉ॥ਰਹਿਤਬਿਕਾਰਅਲਪਮਾਇਆਤੇਅਹੰਬੁਧਿਬਿਖੁਤਿਆਗੀ॥ਦਰਸ
ਪਿਆਸਆਸਏਕਹਿਕੀਟੇਕਹੀਐਪ੍ਰਿਆਪਾਗੀ॥੧॥ਅਚਿੰਤਸੋਇਜਾਗਨੁਉਠਿਬੈ
ਸਨੁਅਚਿੰਤਹਸਤਬੈਰਾਗੀ॥ਕਹੁਨਾਨਕਜਿਨਿਜਗਤੁਠਗਾਨਾਸੁਮਾਇਆਹਰਿਜਨ
ਠਾਗੀ॥੨॥੪੪॥੬੭॥ਸਾਰਗਮਹਲਾ ੫ ॥ਅਬਜਨਊਪਰਿਕੋਨਪੁਕਾਰੈ
॥ਪੂਕਾਰਨਕਉਜੋਉਦਮੁਕਰਤਾਗੁਰੁਪਰਮੇਸਰੁਤਾਕਉਮਾਰੈ॥੧॥ਰਹਾਉ॥ਨਿਰਵੈਰੈ

ਗਿਵੈਰੁਰਚਾਵੈਹਰਿਦਰਗਹਓਹੁਹਾਰੈ॥ਆਦਿਜੁਗਾਦਿਪ੍ਰਭਕੀਵਡਿਆਈਜਨਕੀਪੈ
ਜਸਵਾਰੈ॥੧॥ਨਿਰਭਉਭਏਸਗਲਭਉਮਿਟਿਆਚਰਨਕਮਲਆਧਾਰੈ॥ਗੁਰਕੈਬ ੬੨੮
ਚਨਿਜਪਿਓਨਾਉਨਾਨਕਪ੍ਰਗਟਿਭਇਓਸੰਸਾਰੈ॥੨॥੪੫॥੬੮॥ਸਾਰਗਮਹਲਾ
੫ ॥ਹਰਿਜਨਛੋਡਿਆਸਗਲਾਆਪੁ॥ਜਿਉਜਾਨਹੁਤਿਉਰਖਹੁਗੁਸਾਈਪੇ
ਖਿਜੀਵਾਂਪਰਤਾਪੁ॥੧॥ਰਹਾਉ॥ਗੁਰਉਪਦੇਸਿਸਾਧਕੀਸੰਗਤਿਬਿਨਸਿਓਸਗਲਸੰ
ਤਾਪੁ॥ਮਿਤ੍ਰਸਤ੍ਰਪੇਖਿਸਮਤੂਬੀਚਾਰਿਓਸਗਲਸੰਭਾਖਨਜਾਪੁ॥੧॥ਤਪਤਿਬੁਝੀਸੀ
ਤਲਆਘਾਨੇਸੁਨਿਅਨਹਦਬਿਸਮਭਏਬਿਸਮਾਦ॥ਅਨਦੁਭਇਆਨਾਨਕਮਨਿ
ਸਾਚਾਪੂਰਨਪੂਰੇਨਾਦ॥੨॥੪੬॥੬੯॥ਸਾਰਗਮਹਲਾ ੫ ॥ਮੇਰੈਗੁਰਿਮੋਰੋ
ਸਹਸਾਉਤਾਰਿਆ॥ਤਿਸੁਗੁਰਕੈਜਾਈਐਬਲਿਹਾਰੀਸਦਾਸਦਾਹਉਵਾਰਿਆ॥
੧॥ਰਹਾਉ॥ਗੁਰਕਾਨਾਮੁਜਪਿਓਦਿਨੁਰਾਤੀਗੁਰਕੇਚਰਨਮਨਿਧਾਰਿਆ॥ਗੁਰਕੀਧੂਰਿ
ਕਰਉਨਿਤਮਜਨੁਕਿਲਵਿਖਮੈਲੁਉਤਾਰਿਆ॥੧॥ਗੁਰਪੂਰੇਕੀਕਰਉਨਿਤਸੇਵਾਗੁਰੁ
ਅਪਨਾਨਮਸਕਾਰਿਆ॥ਸਰਬਫਲਾਦੀਨੇਗੁਰਿਪੂਰੈਨਾਨਕਗੁਰਿਨਿਸਤਾਰਿਆ॥੨
॥੪੭॥੭੦॥ਸਾਰਗਮਹਲਾ ੫ ॥ਸਿਮਰਤਨਾਮੁਪ੍ਰਾਨਗਤਿਪਾਵੈ॥ਮਿਟਹਿ
ਕਲੇਸਤ੍ਰਾਸਸਭਨਾਸੈਸਾਧਸੰਗਿਹਿਤੁਲਾਵੈ॥੧॥ਰਹਾਉ॥ਹਰਿਹਰਿਹਰਿਹਰਿਮਨਿ
ਆਰਾਧੇਰਸਨਾਹਰਿਜਸੁਗਾਵੈ॥ਤਜਿਅਭਿਮਾਨੁਕਾਮੁਕ੍ਰੋਧੁਨਿੰਦਾਬਾਸੁਦੇਵਰੰਗੁਲਾਵੈ
॥੧॥ਦਾਮੋਦਰਦਇਆਲਆਰਾਧਹੁਗੋਬਿੰਦਕਰਤਸੋਹਾਵੈ॥ਕਹੁਨਾਨਕਸਭਕੀਹੋਇ
ਰੇਨਾਹਰਿਹਰਿਦਰਸਿਸਮਾਵੈ॥੨॥੪੮॥੭੧॥ਸਾਰਗਮਹਲਾ ੫ ॥ਅਪੁਨੇਗੁ
ਰਪੂਰੇਬਲਿਹਾਰੈ॥ਪ੍ਰਗਟਪ੍ਰਤਾਪੁਕੀਓਨਾਮਕੋਰਾਖੇਰਾਖਨਹਾਰੈ॥੧॥ਰਹਾਉ॥ਨਿਰਭਉ
ਕੀਏਸੇਵਕਦਾਸਅਪਨੇਸਗਲੇਦੂਖਬਿਦਾਰੈ॥ਆਨਉਪਾਵਤਿਆਗਿਜਨਸਗਲੇ
ਚਰਨਕਮਲਰਿਦਧਾਰੈ॥੧॥ਪ੍ਰਾਨਅਧਾਰਮੀਤਸਾਜਨਪ੍ਰਭਏਕੈਏਕੰਕਾਰੈ॥ਸਭਤੇਊ
ਚਠਾਕੁਰੁਨਾਨਕਕਾਬਾਰਬਾਰਨਮਸਕਾਰੈ॥੨॥੪੯॥੭੨॥ਸਾਰਗਮਹਲਾ ੫
॥ਬਿਨੁਹਰਿਹੈਕੋਕਹਾਬਤਾਵਹੁ॥ਸੁਖਸਮੂਹਕਰੁਣਾਮੈਕਰਤਾਤਿਸੁਪ੍ਰਭਸਦਾਧਿਆਵਹੁ
॥੧॥ਰਹਾਉ॥ਜਾਕੈਸੂਤਿਪਰੋਏਜੰਤਾਤਿਸੁਪ੍ਰਭਕਾਜਸੁਗਾਵਹੁ॥ਸਿਮਰਿਠਾਕੁਰੁਜਿਨਿ

ਸਭੁਕਿਛੁਦੀਨਾਅਨਕਹਾਪਰਿਜਾਵਉ॥੧॥ਸਫਲਸੇਵਾਸੁਆਮੀਮੇਰੇਕੀਮਨਬਾਂਛ
ਤਫਲਪਾਵਉ॥ਕਹੁਨਾਨਕਲਾਭੁਲਾਹਾਲੈਚਾਲਉਸੁਖਸੇਤੀਘਰਿਜਾਵਉ॥੨॥
੫੦॥੭੩॥ਸਾਰਗਮਹਲਾ ੫ ॥ਠਾਕੁਰਤੁਮ੍ਹਸਰਣਾਈਆਇਆ॥ਉਤਰਿਗ
ਇਓਮੇਰੇਮਨਕਾਸੰਸਾਜਬਤੇਦਰਸਨੁਪਾਇਆ॥੧॥ਰਹਾਉ॥ਅਨਬੋਲਤਮੇਰੀਬਿਰ
ਥਾਜਾਨੀਅਪਨਾਨਾਮੁਜਪਾਇਆ॥ਦੁਖਨਾਠੇਸੁਖਸਹਜਿਸਮਾਏਅਨਦਅਨਦਗੁਣ
ਗਾਇਆ॥੧॥ਬਾਹਪਕਰਿਕਢਿਲੀਨੇਅਪੁਨੇਗ੍ਰਿਹਿਅੰਧਕੂਪਤੇਮਾਇਆ॥ਕਹੁਨਾ
ਨਕਗੁਰਿਬੰਧਨਕਾਟੇਬਿਛੁਰਤਆਨਿਮਿਲਾਇਆ॥੨॥੫੧॥੭੪॥ਸਾਰਗਮਹ
ਲਾ ੫ ॥ਹਰਿਕੇਨਾਮਕੀਗਤਿਠਾਂਢੀ॥ਬੇਦਪੂਰਨਸਿਮ੍ਰਿਤਿਸਾਧੂਜਨਖੋਜਤਖੋ
ਜਤਕਾਢੀ॥੧॥ਰਹਾਉ॥ਸਿਵਬਿਰੰਚਅਰੁਇੰਦ੍ਰਲੋਕਤਾਮਹਿਜਲਤੌਫਿਰਿਆ॥
ਸਿਮਰਿਸਿਮਰਿਸੁਆਮੀਭਏਸੀਤਲਦੂਖੁਦਰਦੁਭ੍ਰਮੁਹਿਰਿਆ॥੧॥ਜੋਜੋਤਰਿਓਪੁ
ਰਾਤਨੁਨਵਤਨੁਭਗਤਿਭਾਇਹਰਿਦੇਵਾ॥ਨਾਨਕਕੀਬੇਨੰਤੀਪ੍ਰਭਜੀਉਮਿਲੈਸੰਤਜਨ
ਸੇਵਾ॥੨॥੫੨॥੭੫॥ਸਾਰਗਮਹਲਾ ੫ ॥ਜਿਹਵੇਅੰਮ੍ਰਿਤਗੁਣਹਰਿਗਾ
ਉ॥ਹਰਿਹਰਿਬੋਲਿਕਥਾਸੁਨਿਹਰਿਕੀਉਚਰਹੁਪ੍ਰਭਕੋਨਾਉ॥੧॥ਰਹਾਉ॥ਰਾਮਨਾਮੁ
ਰਤਨਧਨੁਸੰਚਹੁਮਨਿਤਨਿਲਾਵਹੁਭਾਉ॥ਆਨਬਿਭੂਤਮਿਥਿਆਕਰਿਮਾਨਹੁਸਾਚ
ਇਹੈਸੁਆਉ॥੧॥ਜੀਅਪ੍ਰਾਨਮੁਕਤਿਕੋਦਾਤਾਏਕਸਸਿਉਲਿਵਲਾਉ॥ਕਹੁਨਾਨਕ
ਤਾਕੀਸਰਣਾਈਦੇਤਸਗਲਅਪਿਆਉ॥੨॥੫੩॥੭੬॥ਸਾਰਗਮਹਲਾ ੫
॥ਹੋਤੀਨਹੀਕਵਨਕਛੁਕਰਣੀ॥ਇਹੈਓਟਪਾਈਮਿਲਿਸੰਤਹਗੋਪਾਲਏਕਕੀਸਰਣੀ
॥੧॥ਰਹਾਉ॥ਪੰਚਦੋਖਛਿਦ੍ਰਇਆਤਨਮਹਿਬਿਖੈਬਿਆਧਿਕੀਕਰਣੀ॥ਆਸਅ
ਪਾਰਦਿਨਸਗਣਿਰਾਖੈਗ੍ਰਸਤਜਾਤਬਲੁਜਰਣੀ॥੧॥ਅਨਾਥਹਨਾਥਦਇਆਲਸੁ
ਖਸਾਗਰਸਰਬਦੋਖਭੈਹਰਣੀ॥ਮਨਿਬਾਂਛਤਚਿਤਵਤਨਾਨਕਦਾਸਪੇਖਿਜੀਵਾਪ੍ਰਭਚ
ਰਣੀ॥੨॥੫੪॥੭੭॥ਸਾਰਗਮਹਲਾ ੫ ॥ਫੀਕੇਹਰਿਕੇਨਾਮਬਿਨੁਸਾਦ॥
ਅੰਮ੍ਰਿਤਰਸੁਕੀਰਤਨੁਹਰਿਗਾਈਐਅਹਿਨਿਸਿਪੂਰਨਨਾਦ॥੧॥ਰਹਾਉ॥ਸਿਮਰਤ
ਸਾਂਤਿਮਹਾਸੁਖੁਪਾਈਐਮਿਟਿਜਾਹਿਸਗਲਬਿਖਾਦ॥ਹਰਿਹਰਿਲਾਭੁਸਾਧਸੰਗਿ

ਪਾਈਐਘਰਿਲੈਆਵਹੁਲਾਦਿ॥੧॥ਸਭਤੇਊਚਊਚਤੇਊਚੋਅੰਤੁਨਹੀਮਰਜਾਦ॥
ਬਰਨਿਨਸਾਕਉਨਾਨਕਮਹਿਮਾਪੇਖਿਰਹੇਬਿਸਮਾਦ॥੨॥੫੫॥੭੮॥ਸਾਰਗਮਹ ੬੨੯
ਲਾ ੫ ॥ਆਇਓਸੁਨਨਪੜਨਕਉਬਾਣੀ॥ਨਾਮੁਵਿਸਾਰਿਲਗਹਿਅਨਲਾ
ਲਚਿਬਿਰਥਾਜਨਮੁਪਰਾਣੀ॥੧॥ਰਹਾਉ॥ਸਮਝੁਅਚੇਤਚੇਤਿਮਨਮੇਰੇਕਥੀਸੰਤਨ
ਅਕਥਕਹਾਣੀ॥ਲਾਭੁਲੈਹੁਹਰਿਰਿਦੈਅਰਾਧਹੁਛੁਟਕੈਆਵਣਜਾਣੀ॥੧॥ਉਦ
ਮੁਸਕਤਿਸਿਆਣਪਤੁਮਰੀਦੇਹਤਨਾਮੁਵਖਾਣੀ॥ਸੇਈਭਗਤਭਗਤਿਸੇਲਾਗੇਨਾ
ਨਕਜੋਪ੍ਰਭਭਾਣੀ॥੨॥੫੬॥੭੯॥ਸਾਰਗਮਹਲਾ ੫ ॥ਧਨਵੰਤਨਾਮਕੇ
ਵਣਜਾਰੇ॥ਸਾਂਝੀਕਰਹੁਨਾਮਧਨੁਖਾਟਹੁਗੁਰਕਾਸਬਦੁਵੀਚਾਰੇ॥੧॥ਰਹਾਉ॥ਛੋਡ
ਹੁਕਪਟੁਹੋਇਨਿਰਵੈਰਾਸੋਪ੍ਰਭੁਸੰਗਿਨਿਹਾਰੇ॥ਸਚੁਧਨੁਵਣਜਹੁਸਚੁਧਨੁਸੰਚਹੁਕਬ
ਹੂਨਆਵਹੁਹਾਰੇ॥੧॥ਖਾਤਖਰਚਤਕਿਛੁਨਿਖੁਟਤਨਾਹੀਅਗਨਤਭਰੇਭੰਡਾਰੇ॥ਕਹੁਨਾਨ
ਕਸੋਭਾਸੰਗਿਜਾਵਹੁਪਾਰਬ੍ਰਹਮਕੈਦੁਆਰੇ॥੨॥੫੭॥੮੦॥ਸਾਰਗਮਹਲਾ ੫
॥ਪ੍ਰਭਜੀਮੋਹਿਕਵਨੁਅਨਾਥੁਬਿਚਾਰਾ॥ਕਵਨਮੂਲਤੇਮਾਨੁਖੁਕਰਿਆਇਹੁਪਰਤ
ਪੁਤੁਹਾਰਾ॥੧॥ਰਹਾਉ॥ਜੀਅਪ੍ਰਾਣਸਰਬਕੇਦਾਤੇਗੁਣਕਹੇਨਜਾਹਿਅਪਾਰਾ॥ਸਭ
ਕੇਪ੍ਰੀਤਮਸਬਪ੍ਰਤਿਪਾਲਕਸਰਬਘਟਾਂਆਧਾਰਾ॥੧॥ਕੋਇਨਜਾਣੈਤੁਮਰੀਗਤਿ
ਮਿਤਿਆਪਹਿਏਕਪਸਾਰਾ॥ਸਾਧਨਾਂਵਬੈਠਾਵਹੁਨਾਨਕਭਵਸਾਗਰੁਪਾਰਿਉਤਾਰਾ॥
੨॥੫੮॥੮੧॥ਸਾਰਗਮਹਲਾ ੫ ॥ਆਵੈਰਾਮਸਰਣਿਵਡਭਾਗੀ॥ਏਕ
ਸਬਿਨੁਕਿਛੁਹੋਰੁਨਜਾਣੈਅਵਰਿਉਪਾਵਤਿਆਗੀ॥੧॥ਰਹਾਉ॥ਮਨਬਚਕ੍ਰਮਅ
ਰਾਧੈਹਰਿਹਰਿਸਾਧਸੰਗਿਸੁਖੁਪਾਇਆ॥ਅਨਦਬਿਨੋਦਅਕਥਕਥਾਰਸੁਸਾਚੈਸ
ਹਜਿਸਮਾਇਆ॥੧॥ਕਰਿਕਿਰਪਾਜੋਅਪੁਨਾਕੀਨੋਤਾਕੀਊਤਮਬਾਣੀ॥ਸਾਧਸੰਗਿ
ਨਾਨਕਨਿਸਤਰੀਐਜੋਰਾਤੇਪ੍ਰਭਨਿਰਬਾਣੀ॥੨॥੫੯॥੮੨॥ਸਾਰਗਮਹਲਾ ੫
॥ਜਾਤੇਸਾਧੂਸਰਣਿਗਹੀ॥ਸਾਂਤਿਸਹਜੁਮਨਿਭਇਓਪ੍ਰਗਾਸਾਬਿਰਥਾਕਛੁ
ਨਰਹੀ॥੧॥ਰਹਾਉ॥ਹੋਹੁਕ੍ਰਿਪਾਲਨਾਮੁਦੇਹੁਅਪੁਨਾਬਿਨਤੀਏਹਕਹੀ॥ਆਨਬਿਉ
ਹਾਰਬਿਸਰੇਪ੍ਰਭਸਿਮਰਤਪਾਇਓਲਾਭੁਸਹੀ॥੧॥ਜਹਤੇਉਪਜਿਓਤਹੀਸਮਾਨੇ

ਸਾਈਬਸਤੁਅਧੀਕਹੁਨਾਨਕਭਰਮੁਭ੍ਰਾਰਿਖੋਇਓਜੋਤੀਜੋਤਿਸਮਾਈ॥੨॥੬੦॥੮੩॥
ਸਾਰਗ ਮਹਲਾ ੫ ॥ਰਸਨਾਰਾਮਕੋਜਸੁਗਾਉ॥ਆਨਸੁਆਦਬਿਸਾਰਿਸਗਲੇ
ਭਲੋਨਾਮਸੁਆਉ॥੧॥ਰਹਾਉ॥ਚਰਨਕਮਲਬਸਾਇਹਿਰਦੈਏਕਸਿਉਲਿਵਲਾਉ
॥ਸਾਧਸੰਗਤਿਹੋਹਿਨਿਰਮਲੁਬਹੁੜਿਜੋਨਿਨਆਉ॥੧॥ਜੀਉਪ੍ਰਾਨਅਧਾਰੁਤੇਰਾ
ਤੂਨਿਥਾਵੇਥਾਉ॥ਸਾਸਿਸਾਸਿਸਮ੍ਹਾਲਿਹਰਿਹਰਿਨਾਨਕਸਦਬਲਿਜਾਉ॥੨॥੬੧
॥੮੪॥ਸਾਰਗ ਮਹਲਾ ੫ ॥ਬੈਕੁੰਠਗੋਬਿੰਦਚਰਨਨਿਤਧਿਆਉ॥ਮੁਕਤਿ
ਪਦਾਰਥੁਸਾਧੂਸੰਗਤਿਅੰਮ੍ਰਿਤੁਹਰਿਕਾਨਾਉ॥੧॥ਰਹਾਉ॥ਊਤਮਕਥਾਸੁਣੀਜੈਸ੍ਰਵ
ਣੀਮਇਆਕਰਹੁਭਗਵਾਨ॥ਆਵਤਜਾਤਦੋਊਪਖਪੂਰਨਪਾਈਐਸੁਖਬਿਸ੍ਰਾ
ਮ॥੧॥ਸੋਧਤਸੋਧਤਤਤੁਬੀਚਾਰਿਓਭਗਤਿਸਰੇਸਟਪੂਰੀ॥ਕਹੁਨਾਨਕਇਕਰਾਮਨਾਮ
ਬਿਨੁਅਵਰਸਗਲਬਿਧਿਊਰੀ॥੨॥੬੨॥੮੫॥ਸਾਰਗ ਮਹਲਾ ੫ ॥
ਸਾਚੇਸਤਿਗੁਰੂਦਾਤਾਰਾ॥ਦਰਸਨੁਦੇਖਿਸਗਲਦੁਖਨਾਸਹਿਚਰਨਕਮਲਬਲਿਹਾ
ਰਾ॥੧॥ਰਹਾਉ॥ਸਤਿਪਰਮੇਸਰੁਸਤਿਸਾਧਜਨਨਿਹਚਲੁਹਰਿਕਾਨਾਉ॥ਭਗਤਿ
ਭਾਵਨੀਪਾਰਬ੍ਰਹਮਕੀਅਬਿਨਾਸੀਗੁਣਗਾਉ॥੧॥ਅਗਮੁਅਗੋਚਰੁਮਿਤਿਨਹੀ
ਪਾਈਐਸਗਲਘਟਾਆਧਾਰੁ॥ਨਾਨਕਵਾਹੁਵਾਹੁਕਹੁਤਾਕਉਜਾਕਾਅੰਤੁਨਪਾਰੁ
॥੨॥੬੩॥੮੬॥ਸਾਰਗ ਮਹਲਾ ੫ ॥ਗੁਰਕੇਚਰਨਬਸੇਮਨਮੇਰੈ॥ਪੂਰਿ
ਰਹਿਓਠਾਕੁਰੁਸਭਥਾਈਨਿਕਟਿਬਸੈਸਭਨੇਰੈ॥੧॥ਰਹਾਉ॥ਬੰਧਨਤੋਰਿਰਾਮਲਿ
ਵਲਾਈਸੰਤਸੰਗਿਬਨਿਆਈ॥ਜਨਮੁਪਦਾਰਥੁਭਇਓਪੁਨੀਤਾਇਛਾਸਗਲਪੁਜਾ
ਈ॥੧॥ਜਾਕਉਕ੍ਰਿਪਾਕਰਹੁਪ੍ਰਭਮੇਰੇਸੋਹਰਿਕਾਜਸੁਗਾਵੈ॥ਆਠਪਹਰਗੋਬਿੰਦਗੁ
ਨਗਾਵੈਜਨੁਨਾਨਕੁਸਦਬਲਿਜਾਵੈ॥੨॥੬੪॥੮੭॥ਸਾਰਗ ਮਹਲਾ ੫
ਜੀਵਨੁਤਉਗਨੀਐਹਰਿਪੇਖਾ॥ਕਰਹੁਕ੍ਰਿਪਾਪ੍ਰੀਤਮਮਨਮੋਹਨਫੋਰਿਭਰਮਕੀਰੇਖ
॥੧॥ਰਹਾਉ॥ਕਹਤਸੁਨਤਕਿਛੁਸਾਂਤਿਨਉਪਜਤਬਿਨੁਬਿਸਾਸਕਿਆਸੇਖਾਂ॥
ਪ੍ਰਭੂਤਿਆਗਿਆਨਜੋਚਾਹਤਤਾਕੈਮੁਖਿਲਾਗੈਕਾਲੇਖਾ॥੧॥ਜਾਕੈਰਾਸਿਸਰਬਸੁਖ
ਸੁਆਮੀਆਨਨਮਾਨਤਭੇਖਾ॥ਨਾਨਕਦਰਸਮਗਨਮਨੁਮੋਹਿਓਪੂਰਨਅਰਥਬਿਸੇਖ

॥੨॥੬੫॥੮੮॥ਸਾਰਗ ਮਹਲਾ ੫ ॥ਸਿਮਰਨਰਾਮਕੋਇਕੁਨਾਮ॥ਕਲ ੬੩੦
ਮਲਦਗਧਹੋਹਿਖਿਨਅੰਤਰਿਕੋਟਿਦਾਨਇਸਨਾਨ॥੧॥ਰਹਾਉ॥ਆਨਜੰਜਾਰਿਬ੍ਰਿ
ਥਾਸ੍ਰਮੁਘਾਲਤਬਿਨੁਹਰਿਫੋਕਟਗਿਆਨ॥ਜਨਮਮਰਣਸੰਕਟਤੇਛੂਟੈਜਗਦੀਸ
ਭਜਨਸੁਖਧਿਆਨ॥੧॥ਤੇਰੀਸਰਨਿਪੂਰਨਸੁਖਸਾਗਰਕਰਿਕਿਰਪਾਦੇਵਹੁਦਾਨ॥
ਸਿਮਰਿਸਿਮਰਿਨਾਨਕਪ੍ਰਭਜੀਵੈਬਿਨਸਿਜਾਇਅਭਿਮਾਨ॥੨॥੬੬॥੮੯॥
ਸਾਰਗ ਮਹਲਾ ੫ ॥ਧੂਰਤੁਸੋਈਜਿਧੁਰਕਉਲਾਗੈ॥ਸੋਈਧੁਰੰਧਰੁਸੋਈ
ਬਸੁੰਧਰੁਹਰਿਏਕਪ੍ਰੇਮਰਸਪਾਗੈ॥੧॥ਰਹਾਉ॥ਬਲਬੰਚਕਰੈਨਜਾਨੈਲਾਭੈਸੋਧੂਰ
ਤੁਨਹੀਮੂੜ੍ਹਾ॥ਸੁਆਰਥੁਤਿਆਗਿਅਸਾਰਥਿਰਚਿਓਨਹਸਿਮਰੈਪ੍ਰਭੁਰੂੜਾ॥੧॥ਸੋਈ
ਚਤੁਰੁਸਿਆਣਾਪੰਡਿਤੁਸੋਸੂਰਾਸੋਦਾਨਾ॥ਸਾਧਸੰਗਿਜਿਨਿਹਰਿਹਰਿਜਪਿਓਨਾਨਕ
ਸੋਪਰਵਾਨਾ॥੨॥੬੭॥੯੦॥ਸਾਰਗ ਮਹਲਾ ੫ ॥ਹਰਿਹਰਿਸੰਤਜਨਕੀਜੀ
ਵਨਿ॥ਬਿਖੈਰਸਭੋਗਅੰਮ੍ਰਿਤਸੁਖਸਾਗਰਰਾਮਨਾਮਰਸਪੀਵਨਿ॥੧॥ਰਹਾਉ॥ਸੰ
ਚਨਿਰਾਮਨਾਮਧਨੁਰਤਨਾਮਨਤਨਭੀਤਰਿਸੀਵਨਿ॥ਹਰਿਰੰਗਰਾਂਗਭਏਮਨਲਾਲਾਰਾ
ਮਨਾਮਰਸਖੀਵਨਿ॥੧॥ਜਿਉਮੀਨਾਜਲਸਿਉਉਰਝਾਨੋਰਾਮਨਾਮਸੰਗਿਲੀਵਨਿ॥
ਨਾਨਕਸੰਤਚਾਤ੍ਰਿਕਕੀਨਿਆਈਹਰਿਬੂੰਦਪਾਨਸੁਖਥੀਵਨਿ॥੨॥੬੮॥੯੧॥ਸਾਰ
ਗ ਮਹਲਾ ੫ ॥ਹਰਿਕੇਨਾਮਹੀਨਬੇਤਾਲ॥ਜੇਤਾਕਰਨਕਰਾਵਨਤੇਤਾਸਭਿਬੰ
ਧਨਜੰਜਾਲ॥੧॥ਰਹਾਉ॥ਬਿਨੁਪ੍ਰਭਸੇਵਕਰਤਅਨਸੇਵਾਬਿਰਥਾਕਾਟੈਕਾਲ॥ਜ
ਬਜਮੁਆਇਸੰਘਾਰੈਪ੍ਰਾਨੀਤਬਤੁਮਰੋਕਉਨਹਵਾਲ॥੧॥ਰਾਖਿਲੇਹੁਦਾਸਅਪਨੇ
ਕਉਸਦਾਸਦਾਕਿਰਪਾਲ॥ਸੁਖਨਿਧਾਨਨਾਨਕਪ੍ਰਭੁਮੇਰਾਸਾਧਸੰਗਿਧਨਮਾਲ॥
੨॥੬੯॥੯੨॥ਸਾਰਗ ਮਹਲਾ ੫ ॥ਮਨਿਤਨਿਰਾਮਕੋਬਿਉਹਾਰੁ॥ਪ੍ਰੇਮਭਗ
ਤਿਗੁਨਗਾਵਨਗੀਧੇਪੋਹਤਨਹਸੰਸਾਰੁ॥੧॥ਰਹਾਉ॥ਸ੍ਰਵਨੀਕੀਰਤਨੁਸਿਮਰਨੁਸੁ
ਆਮੀਇਹੁਸਾਧਕੋਆਚਾਰੁ॥ਚਰਨਕਮਲਅਸਥਿਤਿਰਿਦਅੰਤਰਿਪੂਜਾਪ੍ਰਾਨਕੋ
ਆਧਾਰੁ॥੧॥ਪ੍ਰਭਦੀਨਦਇਆਲਸੁਨਹੁਬੇਨੰਤੀਕਿਰਪਾਅਪਨੀਧਾਰੁ॥ਨਾਮੁਨਿਧਾ
ਨੁਉਚਰਉਨਿਤਰਸਨਾਨਾਨਕਸਦਬਲਿਹਾਰੁ॥੨॥੭੦॥੯੩॥ਸਾਰਗ ਮਹਲਾ ੫

॥ਹਰਿਕੇਨਾਮਹੀਨਮਤਿਥੋਰੀ॥ਸਿਮਰਤਨਾਹਿਸਿਰੀਧਰਠਾਕੁਰਮਿਲਤਅੰਧਦੁਖਘੋਰੀ
॥੧॥ਰਹਾਉ॥ਹਰਿਕੇਨਾਮਸਿਉਪ੍ਰੀਤਿਨਲਾਗੀਅਨਿਕਭੇਖਬਹੁਜੋਰੀ॥ਤੂਟਤਬਾਰਨ
ਲਾਗੈਤਾਕਉਜਿਉਗਾਗਰਿਜਲਫੋਰੀ॥੧॥ਕਰਿਕਿਰਪਾਭਗਤਿਰਸੁਦੀਜੈਮਨੁਖਚਿ
ਤਪ੍ਰੇਮਰਸਖੋਰੀ॥ਨਾਨਕਦਾਸਤੇਰੀਸਰਣਾਈਪ੍ਰਭਬਿਨੁਆਨਨਹੋਰੀ॥੨॥੧੧॥੯੪॥
ਸਾਰਗਮਹਲਾ੫ ॥ਚਿਤਵਉਵਾਅਉਸਰਮਨਮਾਹਿ॥ਹੋਇਇਕਤ੍ਰਮਿਲਹੁਸੰ
ਤਸਾਜਨਗੁਣਗੋਬਿੰਦਨਿਤਗਾਹਿ॥੧॥ਰਹਾਉ॥ਬਿਨੁਹਰਿਭਜਨਜੇਤੇਕਾਮਕਰੀਅਹਿ
ਤੇਤੇਬਿਰਥੇਜਾਂਹਿ॥ਪੂਰਨਪਰਮਾਨੰਦਮਨਿਮੀਠੋਤਿਸੁਬਿਨੁਦੂਸਰਨਾਹਿ॥੧॥ਜਪਤਪ
ਸੰਜਮਕਰਮਸੁਖਸਾਧਨਤੁਲਿਨਕਛੂਐਲਾਹਿ॥ਚਰਨਕਮਲਨਾਨਕਮਨੁਬੇਧਿਓਚ
ਰਨਹਸੰਗਿਸਮਾਹਿ॥੨॥੧੨॥੯੫॥ਸਾਰਗਮਹਲਾ੫ ॥ਮੇਰਾਪ੍ਰਭੁਸੰਗੇਅੰ
ਤਰਿਜਾਮੀ॥ਆਗੈਕੁਸਲਪਾਛੈਖੇਮਸੁਖਾ॥ਸਿਮਰਤਨਾਮੁਸੁਆਮੀ॥੧॥ਰਹਾਉ॥ਸਾ
ਜਨਮੀਤਸਖਾਹਰਿਮੇਰੈਗੁਨਗੋਪਾਲਹਰਿਰਾਇਆ॥ਬਿਸਰਿਨਜਾਈਨਿਮਖਹਿਰਦੇ
ਤੇਪੂਰੈਗੁਰੂਮਿਲਾਇਆ॥੧॥ਕਰਿਕਿਰਪਾਰਾਖੇਦਾਸਅਪਨੇਜੀਅਜੰਤਵਸਿਜਾਕੈ॥
ਏਕਾਲਿਵਪੂਰਨਪਰਮੇਸੁਰਭਉਨਹੀਨਾਨਕਤਾਕੈ॥੨॥੧੩॥੯੬॥ਸਾਰਗਮਹ
ਲਾ੫ ॥ਜਾਕੈਰਾਮਕੋਬਲੁਹੋਇ॥ਸਗਲਮਨੋਰਥਪੂਰਨਤਾਹੂਕੇਦੂਖੁਨਬਿਆ
ਪੈਕੋਇ॥੧॥ਰਹਾਉ॥ਜੋਜਨੁਭਗਤੁਦਾਸੁਨਿਜੁਪ੍ਰਭਕਾਸੁਣਿਜੀਵਾਂਤਿਸੁਸੋਇ॥ਉ
ਦਮੁਕਰਉਦਰਸਨੁਪੇਖਨਕੋਕਰਮਿਪਰਾਪਤਿਹੋਇ॥੧॥ਗੁਰਪਰਸਾਦੀਦ੍ਰਿਸਟਿਨਿਹਾ
ਰਉਦੂਸਰਨਾਹੀਕੋਇ॥ਦਾਨੁਦੇਹਿਨਾਨਕਅਪਨੇਕਉਚਰਨਜੀਵਾਂਸੰਤਧੋਇ॥੨॥
੧੪॥੯੭॥ਸਾਰਗਮਹਲਾ੫ ॥ਜੀਵਤੁਰਾਮਕੇਗੁਣਗਾਇ॥ਕਰਹੁਕ੍ਰਿਪਾਗੋ
ਪਾਲਬੀਠੁਲੇਬਿਸਰਿਨਕਬਹੀਜਾਇ॥੧॥ਰਹਾਉ॥ਮਨੁਤਨੁਧਨੁਸਭੁਤੁਮਰਾਸੁਆ
ਮੀਆਨਨਦੂਜੀਜਾਇ॥ਜਿਉਤੂਰਾਖਹਿਤਿਵਹੀਰਹਣਾਤੁਮਰਾਪੈਨੈਖਾਇ॥੧॥
ਸਾਧਸੰਗਤਿਕੈਬਲਿਬਲਿਜਾਈਬਹੁੜਿਨਜਨਮਾਧਾਇ॥ਨਾਨਕਦਾਸਤੇਰੀਸਰ
ਣਾਈਜਿਉਭਾਵੈਤਿਵੈਚਲਾਇ॥੨॥੧੫॥੯੮॥ਸਾਰਗਮਹਲਾ੫ ॥
ਮਨਰੇਨਾਮਕੋਸੁਖਸਾਰ॥ਆਨਕਾਮਬਿਕਾਰਮਾਇਆਸਗਲਦੀਸਹਿਛਾਰ॥੧॥

ਰਹਾਉ॥ਗ੍ਰਿਹਿਅੰਧਕੂਪਪਤਿਤਪ੍ਰਾਣੀਨਰਕਘੋਰਗੁਬਾਰ॥ਅਨਿਕਜੋਨੀਭ੍ਰਮਤ
ਹਾਰਿਓਭ੍ਰਮਤਬਾਰੰਬਾਰ॥੧॥ਪਤਿਤਪਾਵਨਭਗਤਿਬਛਲਦੀਨਕਿਰਪਾਧਾਰ॥
ਕਰਜੋੜਿਨਾਨਕਦਾਨੁਮਾਂਗੈਸਾਧਸੰਗਿਉਧਾਰ॥੨॥੧੬॥੯੯॥ਸਾਰਗਮਹਲਾ੫
॥ਬਿਰਾਜਿਤਰਾਮਕੋਪਰਤਾਪ॥ਆਧਿਬਿਆਧਿਉਪਾਧਿਸਭਨਾਸੀਬਿਨ
ਸੇਤੀਨੇਤਾਪ॥੧॥ਰਹਾਉ॥ਤ੍ਰਿਸਨਾਬੁਝੀਪੂਰਨਸਭਆਸਾਚੂਕੇਸੋਗਸੰਤਾਪ॥
ਗੁਣਗਾਵਤਅਚੁਤਅਬਿਨਾਸੀਮਨਤਨਆਤਮਧ੍ਰਾਪ॥੧॥ਕਾਮਕ੍ਰੋਧਲੋਭਮਦ
ਮਤਸਰਸਾਧੂਕੈਸੰਗਿਖਾਪ॥ਭਗਤਿਵਛਲਭੈਕਾਟਨਹਾਰੇਨਾਨਕਕੇਮਾਈਬਾਪ॥
॥੨॥੧੭॥੧੦੦॥ਸਾਰਗਮਹਲਾ੫ ॥ਆਤੁਰੁਨਾਮਬਿਨੁਸੰਸਾਰ॥ਤ੍ਰਿਪ
ਤਿਨਹੋਵਤਕੂਕਰੀਆਸਾਇਤੁਲਾਗੋਬਿਖਿਆਛਾਰ॥੧॥ਰਹਾਉ॥ਪਾਇਠਗ
ਉਰੀਆਪਿਭੁਲਾਇਓਜਨਮਤਬਾਰੋਬਾਰ॥ਹਰਿਕਾਸਿਮਰਨੁਨਿਮਖਨਸਿਮਰਿਓ
ਜਮਕੰਕਰਕਰਤਖੁਆਰ॥੧॥ਹੋਹੁਕ੍ਰਿਪਾਲਦੀਨਦੁਖਭੰਜਨਤੇਰਿਆਸੰਤਹਕੀਰ
ਵਾਰ॥ਨਾਨਕਦਾਸੁਦਰਸੁਪ੍ਰਭਜਾਚੈਮਨਤਨਕੋਆਧਾਰ॥੨॥੧੮॥੧੦੧॥ਸਾਰਗ
ਮਹਲਾ੫ ॥ਮੈਲਾਹਰਿਕੇਨਾਮਬਿਨੁਜੀਉ॥ਤਿਨਿਪ੍ਰਭਿਸਾਚੈਆਪਿਭੁ
ਲਾਇਆਬਿਖੈਠਗਉਰੀਪੀਉ॥੧॥ਰਹਾਉ॥ਕੋਟਿਜਨਮਭ੍ਰਮਤੌਬਹੁਭਾਂਤੀਥਿਤਿ
ਨਹੀਕਤਹੂਪਾਈ॥ਪੂਰਾਸਤਿਗੁਰੁਸਹਜਿਨਭੇਟਿਆਸਾਕਤੁਆਵੈਜਾਈ॥੧॥ਰਾ
ਖਿਲੇਹੁਪ੍ਰਭਸੰਮ੍ਰਿਥਦਾਤੇਤੁਮਪ੍ਰਭਅਗਮਅਪਾਰ॥ਨਾਨਕਦਾਸਤੇਰੀਸਰਣਾਈ
ਭਵਜਲੁਉਤਰਿਓਪਾਰ॥੨॥੧੯॥੧੦੨॥ਸਾਰਗਮਹਲਾ੫ ॥ਰਮਣ
ਕਉਰਾਮਕੇਗੁਣਬਾਦ॥ਸਾਧਸੰਗਿਧਿਆਈਐਪਰਮੇਸਰੁਅੰਮ੍ਰਿਤਜਾਕੇਸੁਆ
ਦ॥੧॥ਰਹਾਉ॥ਸਿਮਰਤਏਕੁਅਚੁਤਅਬਿਨਾਸੀਬਿਨਸੇਮਾਇਆਮਾਦ॥
ਸਹਜਅਨਦਅਨਹਦਧੁਨਿਬਾਣੀਬਹੁਰਿਨਭਏਬਿਖਾਦ॥੧॥ਸਨਕਾਦਿ
ਕਬ੍ਰਹਮਾਦਿਕਗਾਵਤਗਾਵਤਸੁਕਪ੍ਰਹਿਲਾਦ॥ਪੀਵਤਅਮਿਉਮਨੋਹਰਹਰਿ
ਰਸੁਜਪਿਨਾਨਕਹਰਿਬਿਸਮਾਦ॥੨॥੨੦॥੧੦੩॥ਸਾਰਗਮਹਲਾ੫
॥ਕੀਨੇਪਾਪਕੇਬਹੁਕੋਟ॥ਦਿਨਸੁਰੈਨੀਥਕਤਨਾਹੀਕਤਹਿਨਾਹੀਛੋਟ॥੧॥

ਰਹਾਉ॥ਅਹਾਬਜਰਬਿਖਾਬਿਆਧੀਸਿਰਉਠਾਈਪੋਟ॥ਉਘਰਿਗਈਅੰਖਿਨਕੀਬੰ
ਤਰਿਜਮਾਰਿਗਾਸੋਜੋਟ॥੧॥ਪਸੁਪਰੇਤਉਸਟਗਰਧਭਅਨਿਕਜੋਨੀਲੇਟ॥ਭਜੁਸਾਧ
ਸੰਗਿਗੋਬਿੰਦਨਾਨਕਕਛੁਨਲਾਗੈਫੇਟ॥੨॥੮੧॥੧੦੪॥ਸਾਰਗਮਹਲਾ੫
॥ਅੰਧੇਖਾਵਹਿਬਿਖੁਕੇਗਟਾ॥ਕਾਨੈਨਸ੍ਰਵਨਿਸਰੀਰੁਸਭੁਹੁਟਿਓਸਾਸੁਗਇਓਤਤਘ
ਟਾ॥੧॥ਰਹਾਉ॥ਅਨਾਥਰਵਾਣਿਉਦਰੁਲੇਪੋਖਹਿਮਾਇਆਗਈਆਹਾਇਆਕਿਲ
ਬਿਖਕਰਤਕਰਤਪਛੁਤਾਵਹਿਕਬਹੁਨਸਾਕਹਿਛਾਂਟਾ॥੧॥ਨਿੰਦਕਜਮਦੂਤੀਆਇ
ਸੰਘਾਰਿਓਦੇਵਹਿਮੂੰਡਉਪਰਿਮਟਾਕਾ॥ਨਾਨਕਆਪਨਕਟਾਰੀਆਪਸਕਉਲਾਈ
ਮਨੁਅਪਨਾਕੀਨੋਫਾਟਾ॥੨॥੮੨॥੧੦੫॥ਸਾਰਗਮਹਲਾ੫ ॥ਟੂਟੀਨਿੰਦਕ
ਕੀਅਧਬੀਚ॥ਜਨਕਾਰਾਖਾਆਪਿਸੁਆਮੀਬੇਮੁਖਕਉਆਇਪਹੂਚੀਮੀਚ॥੧॥
ਰਹਾਉ॥ਉਸਕਾਕਹਿਆਕੋਇਨਸੁਣਈਕਹੀਨਬੈਸਣੁਪਾਵੈ॥ਈਹਾਂਦੁਖੁਆਗੈਨ
ਰਕੁਭੁੰਚੈਬਹੁਜੋਨੀਭਰਮਾਵੈ॥੧॥ਪ੍ਰਗਟੁਭਇਆਖੰਡੀਬ੍ਰਹਮੰਡੀਕੀਤਾਅਪਣਾਪ
ਇਆ॥ਨਾਨਕਸਰਣਿਨਿਰਭਉਕਰਤੇਕੀਅਨਦਮੰਗਲਗੁਣਗਾਇਆ॥੨॥੮੩
॥੧੦੬॥ਸਾਰਗਮਹਲਾ੫ ॥ਤ੍ਰਿਸਨਾਚਲਤਬਹੁਪਰਕਾਰਿ॥ਪੂਰਨਹੋਤਨ
ਕਤਹੂਬਾਤਹਿਅੰਤਿਪਰਤੀਹਾਰਿ॥੧॥ਰਹਾਉ॥ਸਾਂਤਿਸੂਖਨਸਹਜੁਉਪਜੈਇਹੈਇ
ਸੁਬਿਉਹਾਰਿ॥ਆਪਪਰਕਾਕਛੁਨਜਾਨੈਕਾਮਕ੍ਰੋਧਹਿਜਾਰਿ॥੧॥ਸੰਸਾਰਸਾਗਰੁਦੁਖਿ
ਬਿਆਪਿਓਦਾਸਲੇਵਹੁਤਾਰਿ॥ਚਰਨਕਮਲਸਰਣਾਇਨਾਨਕਸਦਸਦਾਬਲਿਹ
ਾਰਿ॥੨॥੮੪॥੧੦੭॥ਸਾਰਗਮਹਲਾ੫ ॥ਰੇਪਾਪੀਤੈਕਵਨਕੀਮਤਿਲੀਨ
ਨਿਮਖਘਰੀਨਸਿਮਰਿਸੁਆਮੀਜੀਉਪਿੰਡੁਜਿਨਿਦੀਨ॥੧॥ਰਹਾਉ॥ਖਾਤਪੀਵਤਸ
ਵੰਤਸੁਖੀਆਨਾਮੁਸਿਮਰਤਖੀਨ॥ਗਰਭਉਦਰਬਿਲਲਾਟਕਰਤਾਤਹਾਂਹੋਵਤਦੀਨ
॥੧॥ਮਹਾਮਦਬਿਕਾਰਬਾਧਾਅਨਿਕਜੋਨਿਭ੍ਰਮੀਨ॥ਗੋਬਿੰਦਬਿਸਰੇਕਵਨਦੁਖਗ
ਨੀਅਹਿਸੁਖੁਨਾਨਕਹਰਿਪਦਚੀਨ॥੨॥੮੫॥੧੦੮॥ਸਾਰਗਮਹਲਾ੫ ॥
ਮਾਈਰੀਚਰਨਹਓਟਗਹੀ॥ਦਰਸਨੁਪੇਖਿਮੇਰਾਮਨੁਮੋਹਿਓਦੁਰਮਤਿਜਾਤਬਹੀ॥
੧॥ਰਹਾਉ॥ਅਗਹਅਗਾਧਿਊਚਅਬਿਨਾਸੀਕੀਮਤਿਜਾਤਨਕਹੀ॥ਜਲਿਥਲਿ

ਪੇਖਿਪੇਖਿਮਨੁਬਿਗਾਸਿਓਪੂਰਿਰਹਿਓਸ੍ਰਬਮਹੀ॥੧॥ਦੀਨਦਇਆਲਪ੍ਰੀਤਮਮਨਮੋ
ਹਨਮਿਲਿਸਾਧਹਕੀਨੋਸਹੀ॥ਸਿਮਰਿਸਿਮਰਿਜੀਵਤਹਰਿਨਾਨਕਜਮਕੀਭੀਰਨਢ
ਹੀ॥੨॥੮੬॥੧੦੯॥ਸਾਰਗਮਹਲਾ੫ ॥ਮਾਈਰੀਮਨੁਮੇਰੋਮਤਵਾਰੋ॥ਪੇਖਿ
ਦਇਆਲਅਨਦਸੁਖਪੂਰਨਹਰਿਰਸਿਰਪਿਓਖੁਮਾਰੋ॥੧॥ਰਹਾਉ॥ਨਿਰਮਲਭਏ
ਊਜਲਜਸੁਗਾਵਤਬਹੁਰਿਨਹੋਵਤਕਾਰੋ॥ਚਰਨਕਮਲਸਿਉਡੋਰੀਰਾਚੀਭੇਟਿਓਪੁ
ਰਖੁਅਪਾਰੋ॥੧॥ਕਰੁਗਹਿਲੀਨੇਸਰਬਸੁਦੀਨੇਦੀਪਕਭਇਓਉਜਾਰੋ॥ਨਾਨਕਨਾਮਿ
ਰਸਿਕਬੈਰਾਗੀਕੁਲਹਸਮੂਹਾਂਤਾਰੋ॥੨॥੮੭॥੧੧੦॥ਸਾਰਗਮਹਲਾ੫ ॥
ਮਾਈਰੀਆਨਸਿਮਰਿਮਰਿਜਾਂਹਿ॥ਤਿਆਗਿਗੋਬਿੰਦੁਜੀਅਨਕੋਦਾਤਾਮਾਇਆਸੰ
ਗਿਲਪਟਾਹਿ॥੧॥ਰਹਾਉ॥ਨਾਮੁਬਿਸਾਰਿਚਲਹਿਅਨਮਾਰਗਿਨਰਕਘੋਰਮਹਿ
ਪਾਹਿ॥ਅਨਿਕਸਜਾਂਈਗਣਤਨਆਵੈਗਰਭੈਗਰਭਿਭ੍ਰਮਾਹਿ॥੧॥ਸੇਧਨਵੰਤੇਸੇਪ
ਤਿਵੰਤੇਹਰਿਕੀਸਰਣਿਸਮਾਹਿ॥ਗੁਰਪ੍ਰਸਾਦਿਨਾਨਕਜਗੁਜੀਤਿਓਬਹੁਰਿਨਆਵ
ਹਿਜਾਂਹਿ॥੨॥੮੮॥੧੧੧॥ਸਾਰਗਮਹਲਾ੫ ॥ਹਰਿਕਾਟੀਕੁਟਿਲਤਾਕੁਠਾ
ਰਿ॥ਭ੍ਰਮਬਨਦਹਨਭਏਖਿਨਭੀਤਰਿਰਾਮਨਾਮਪਰਹਾਰਿ॥੧॥ਰਹਾਉ॥ਕਾਮਕ੍ਰੋਧਨਿ
ਦਾਪਰਹਰੀਆਕਾਢੇਸਾਧੂਕੈਸੰਗਿਮਾਰਿ॥ਜਨਮੁਪਦਾਰਥੁਗੁਰਮੁਖਿਜੀਤਿਆਬਹੁ
ਰਿਨਜੂਏਹਾਰਿ॥੧॥ਅਠਪਹਰਪ੍ਰਭਕੇਗੁਣਗਾਵਹਪੂਰਨਸਬਦਿਬੀਚਾਰਿ॥ਨਾਨਕ
ਦਾਸਨਿਦਾਸੁਜਨੁਤੇਰਾਪੁਨਹਪੁਨਹਨਮਸਕਾਰਿ॥੨॥੮੯॥੧੧੨॥ਸਾਰਗਮਹਲਾ੫
॥ਪੋਥੀਪਰਮੇਸਰਕਾਥਾਨੁ॥ਸਾਧਸੰਗਿਗਾਵਹਿਗੁਣਗੋਬਿੰਦਪੂਰਨਬ੍ਰਹਮਗਿ
ਆਨੁ॥੧॥ਰਹਾਉ॥ਸਾਧਿਕਸਿਧਸਗਲਮੁਨਿਲੋਚਹਿਬਿਰਲੇਲਾਗੈਧਿਆਨੁ॥ਜਿ
ਸਹਿਕ੍ਰਿਪਾਲੁਹੋਇਮੇਰਾਸੁਆਮੀਪੂਰਨਤਾਕੋਕਾਮੁ॥੧॥ਜਾਕੈਰਿਦੈਵਸੈਭੈਭੰਜਨੁਤਿਸੁ
ਜਾਨੈਸਗਲਜਹਾਨੁ॥ਖਿਨੁਪਲੁਬਿਸਰੁਨਹੀਮੇਰੇਕਰਤੇਇਹੁਨਾਨਕੁਮਾਂਗੈਦਾਨੁ॥੨॥੯੦
॥੧੧੩॥ਸਾਰਗਮਹਲਾ੫ ॥ਵੂਠਾਸਰਬਥਾਈਮੇਹੁ॥ਅਨਦਮੰਗਲਗਾਉਹਰਿ
ਜਸੁਪੂਰਨਪ੍ਰਗਟਿਓਨੇਹੁ॥੧॥ਰਹਾਉ॥ਚਾਰਿਕੁੰਟਦਹਦਿਸਿਜਲਨਿਧਿਊਨਥਾਉਨਕੇ
ਹੁ॥ਕ੍ਰਿਪਾਨਿਧਿਗੋਬਿੰਦਪੂਰਨਜੀਅਦਾਨੁਸਭਦੇਹੁ॥੧॥ਸਤਿਸਤਿਹਰਿਸਤਿਸੁਆਮੀ

ਜਾਤਿਸਾਧਸੰਗੇਹੁ॥ਸਤਿਤੇਜਨਜਾਜਿਨਪਰਤੀਤਿਉਪਜੀਨਾਨਕਨਹਭ੍ਰਮੇਹੁ॥੨॥੯੧॥
੧੧੪॥ਸਾਰਗਮਹਲਾ੫ ॥ਗੋਬਿਦਜੀਉਤੂਮੇਰੇਪ੍ਰਾਨਅਧਾਰ॥ਸਾਜਨਮੀਤਸਹਾ
ਈਤੁਮਹੀਤੂਮੇਰੋਪਰਵਾਰ॥੧॥ਰਹਾਉ॥ਕਰੁਮਸਤਕਿਧਾਰਿਓਮੇਰੈਮਾਥੈਸਾਧਸੰਗਿਗੁਣ
ਗਾਏ॥ਤੁਮਰੀਕ੍ਰਿਪਾਤੇਸਭੁਫਲਪਾਏਰਸਕਿਰਾਮਨਾਮਧਿਆਏ॥੧॥ਅਬਿਚਲਨੀਵ
ਧਰਾਈਸਤਿਗੁਰਿਕਬਹੂਡੋਲਤਨਾਹੀ॥ਗੁਰਨਾਨਕਜਬਭਏਦਇਆਰਾਸਰਬਸੁਖਾਨਿ
ਧਿਪਾਂਹੀ॥੨॥੯੨॥੧੧੫॥ਸਾਰਗਮਹਲਾ੫ ॥ਨਿਬਹੀਨਾਮਕੀਸਚੁਖੇਪ॥
ਲਾਭੁਹਰਿਗੁਣਗਾਇਨਿਧਿਧਨੁਬਿਖੈਮਾਹਿਅਲੇਪ॥੧॥ਰਹਾਉ॥ਜੀਅਜੰਤਸਗ
ਲਸੰਤੋਖੇਆਪਨਾਪ੍ਰਭੁਧਿਆਇ॥ਰਤਨੁਜਨਮੁਅਪਾਰਜੀਤਿਓਬਹੁੜਿਜੋਨਿਨਪਾ
ਇ॥੧॥ਭਏਕ੍ਰਿਪਾਲਦਇਆਲਗੋਬਿਦਭਇਆਸਾਧੂਸੰਗੁ॥ਹਰਿਚਰਨਰਾਸਿਨਾਨ
ਕਪਾਈਲਗਾਪ੍ਰਭਸਿਉਰੰਗੁ॥੨॥੯੩॥੧੧੬॥ਸਾਰਗਮਹਲਾ੫ ॥ਮਾਈਰੀ
ਪੇਖਿਰਹੀਬਿਸਮਾਦ॥ਅਨਹਦਧੁਨੀਮੇਰਾਮਨੁਮੋਹਿਓਅਚਰਜਤਾਕੇਸ੍ਵਾਦ॥੧॥ਰਹਾ
ਉ॥ਮਾਤਪਿਤਾਬੰਧਪਹੈਸੋਈਮਨਿਹਰਿਕੋਅਹਿਲਾਦ॥ਸਾਧਸੰਗਿਗਾਏਗੁਨਗੋਬਿੰਦ
ਬਿਨਸਿਓਸਭੁਪਰਮਾਦ॥੧॥ਡੋਰੀਲਪਟਿਰਹੀਚਰਨਹਸੰਗਿਭ੍ਰਮਭੈਸਗਲੇਖਾਦ॥
ਏਕੁਅਧਾਰੁਨਾਨਕਜਨਕੀਆਬਹੁੜਿਨਜੋਨਿਭ੍ਰਮਾਦ॥੨॥੯੪॥੧੧੭॥ਸਾਰਗਮਹ
ਲਾ੫ ॥ਮਾਈਰੀਮਾਤੀਚਰਣਸਮੂਹ॥ਏਕਸੁਬਿਨੁਹਉਆਨਨਜਾਨਉਦੁਤੀਆ
ਭਾਉਸਭਲੂਹ॥੧॥ਰਹਾਉ॥ਤਿਆਗਿਗੋੁਪਾਲਅਵਰਜੋਕਰਣਾਤੇਬਿਖਿਆਕੇਖੂਹ
॥ਦਰਸਪਿਆਸਮੇਰਾਮਨੁਮੋਹਿਓਕਾਢੀਨਰਕਤੇਧੂਹ॥੧॥ਸੰਤਪ੍ਰਸਾਦਿਮਿਲਿਓਸੁ
ਖਦਾਤਾਬਿਨਸੀਹਉਮੈਹੂਹ॥ਰਾਮਰੰਗਿਰਾਤੇਦਾਸਨਾਨਕਮਉਲਿਓਮਨੁਤਨੁਜੂਹ॥੨
॥੯੫॥੧੧੮॥ਸਾਰਗਮਹਲਾ੫ ॥ਬਿਨਸੇਕਾਚਕੇਬਿਉਹਾਰ॥ਰਾਮਭਜੁਮਿ
ਲਿਸਾਧਸੰਗਤਿਇਹੈਜਗਮਹਿਸਾਰ॥੧॥ਰਹਾਉ॥ਈਤਊਤਨਡੋਲਿਕਤਹੂਨਾਮੁਹਿ
ਰਦੈਧਾਰਿ॥ਗੁਰਚਰਨਬੋਹਿਥਮਿਲਿਓਭਾਗੀਉਤਰਿਓਸੰਸਾਰ॥੧॥ਜਲਿਥਲਿਮ
ਹੀਅਲਿਪੂਰਿਰਹਿਓਸਰਬਨਾਥਅਪਾਰ॥ਹਰਿਨਾਮੁਅੰਮ੍ਰਿਤੁਪੀਉਨਾਨਕਆਨਰਸਸ
ਭਿਖਾਰ॥੨॥੯੬॥੧੧੯॥ਸਾਰਗਮਹਲਾ੫ ॥ਤਾਤੇਕਰਣਪਲਾਹਕਰੇ॥

ਮਹਾਬਿਕਾਰਮੋਹਮਦਮਾਤੌਸਿਮਰਤਨਾਹਿਹਰੇ॥੧॥ਰਹਾਉ॥ਸਾਧਸੰਗਿਜਪਤੇਨਾਰਾ
ਇਣਤਿਨਕੇਦੋਖਜਰੇ॥ਸਫਲਦੇਹਧੰਨਿਓਇਜਨਮੇਪ੍ਰਭਕੈਸੰਗਿਰਲੇ॥੧॥ਚਾਰਿ
ਪਦਾਰਥਅਸਟਦਸਾਸਿਧਿਸਭਊਪਰਿਸਾਧਭਲੇ॥ਨਾਨਕਦਾਸਧੂਰਿਜਨਬਾਂਛੈਉ
ਧਰਹਿਲਾਗਿਪਲੇ॥੨॥੯੭॥੧੨੦॥ਸਾਰਗਮਹਲਾ੫ ॥ਹਰਿਕੇਨਾਮਕੇਜ
ਨਕਾਂਖੀ॥ਮਨਿਤਨਿਬਚਨਿਏਹੀਸੁਖੁਚਾਹਤਪ੍ਰਭਦਰਸੁਦੇਖਹਿਕਬਆਖੀ॥੧॥ਰਹਾ
ਉ॥ਤੂਬੇਅੰਤੁਪਾਰਬ੍ਰਹਮਸੁਆਮੀਗਤਿਤੇਰੀਜਾਇਨਲਾਖੀ॥ਚਰਨਕਮਲਪ੍ਰੀਤਿ
ਮਨੁਬੇਧਿਆਕਰਿਸਰਬਸੁਅੰਤਰਿਰਾਖੀ॥੧॥ਬੇਦਪੁਰਾਨਸਿਮ੍ਰਿਤਿਸਾਧੂਜਨਇ
ਹਬਾਣੀਰਸਨਾਭਾਖੀ॥ਜਪਿਰਾਮਨਾਮੁਨਾਨਕਨਿਸਤਰੀਐਹੋਰੁਦੁਤੀਆਬਿਰਥੀ
ਸਾਖੀ॥੨॥੯੮॥੧੨੧॥ਸਾਰਗਮਹਲਾ੫ ॥ਮਾਖੀਰਾਮਕੀਤੂਮਾਖੀ॥ਜਹ
ਦੁਰਗੰਧਤਹਾਤੂਬੈਸਹਿਮਹਾਬਿਖਿਆਮਦਚਾਖੀ॥੧॥ਰਹਾਉ॥ਕਿਤਹਿਅਸਥਾ
ਨਿਤੂਟਿਕਨੁਨਪਾਵਹਿਇਹਬਿਧਿਦੇਖੀਆਖੀ॥ਸੰਤਾਬਿਨੁਤੈਕੋਇਨਛਾਡਿਆਸੰ
ਤਪਰੇਗੋਬਿਦਕੀਪਾਖੀ॥੧॥ਜੀਅਜੰਤਸਗਲੇਤੈਮੋਹੇਬਿਨੁਸੰਤਾਕਿਨੈਨਲਾਖੀ॥
ਨਾਨਕਦਾਸੁਹਰਿਕੀਰਤਨਿਰਾਤਾਸਬਦੁਸੁਰਤਿਸਚੁਸਾਖੀ॥੨॥੯੯॥੧੨੨॥ਸਾਰ
ਗਮਹਲਾ੫ ॥ਮਾਈਰੀਕਾਟੀਜਮਕੀਫਾਸ॥ਹਰਿਹਰਿਜਪਤਸਰਬਸੁਖਪਾ
ਏਬੀਚੇਗ੍ਰਿਸਤਉਦਾਸ॥੧॥ਰਹਾਉ॥ਕਰਿਕਿਰਪਾਲੀਨੇਕਰਿਅਪੁਨੇਉਪਜੀਦਰਸ
ਪਿਆਸ॥ਸੰਤਸੰਗਿਮਿਲਿਹਰਿਗੁਣਗਾਏਬਿਨਸੀਦੁਤੀਆਆਸ॥੧॥ਮਹਾਉਦਿ
ਆਨਅਟਵੀਤੇਕਾਢੇਮਾਰਗੁਸੰਤਕਹਿਓ॥ਦੇਖਤਦਰਸੁਪਾਪਸਭਿਨਾਸੇਹਰਿਨਾਨਕ
ਰਤਨੁਲਹਿਓ॥੨॥੧੦੦॥੧੨੩॥ਸਾਰਗਮਹਲਾ੫ ॥ਮਾਈਰੀਅਰਿਓਪ੍ਰੇ
ਮਕੀਖੋਰਿ॥ਦਰਸਨਰੁਚਿਤਪਿਆਸਮਨਿਸੁੰਦਰਸਕਤਨਕੋਈਤੋਰਿ॥੧॥ਰਹਾਉ॥
ਪ੍ਰਾਨਮਾਨਪਤਿਪਿਤਸੁਤਬੰਧਪਹਰਿਸਰਬਸੁਧਨਮੋਰਿ॥ਧ੍ਰਿਗੁਸਰੀਰੁਅਸਤਬਿਸ
ਟਾਕ੍ਰਿਮਬਿਨੁਹਰਿਜਾਨਤਹੋਰ॥੧॥ਭਇਓਕ੍ਰਿਪਾਲਦੀਨਦੁਖਭੰਜਨੁਪਰਾਪੂਰਬਲ
ਜੋਰ॥ਨਾਨਕਸਰਣਿਕ੍ਰਿਪਾਨਿਧਿਸਾਗਰਬਿਨਸਿਓਆਨਨਿਹੋਰ॥੨॥੧੦੧॥੧੨੪
॥ਸਾਰਗਮਹਲਾ੫ ॥ਨੀਕੀਰਾਮਕੀਧੁਨਿਸੋਇ॥ਚਰਨਕਮਲਅਨੂਪਸੁਆ

ਮੰਜਿਪਤਸਾਧੂਹੋਇਆ॥੧॥ਰਹਾਉ॥ਚਿਤਵਤਾਗੋਪਾਲਦਰਸਨਕਲਮਲਾਕਢੁਧੋਇਆ॥ਜਨ
ਮਮਰਨਬਿਕਾਰਅੰਕੁਰਹਰਿਕਾਟਿਛਾਡੇਖੋਇਆ॥੧॥ਪਰਾਪੂਰਬਿਜਿਸਹਿਲਿਖਿਆਬਿਰ
ਲਾਪਾਏਕੋਇਆ॥ਰਵਣਗੁਣਗੋਪਾਲਕਰਤੇਨਾਨਕਾਸਚੁਜੋਇਆ॥੨॥੧੦੨॥੧੨੫॥ਸਾਰਗ
ਮਹਲਾ ੫ ॥ਹਰਿਕੇਨਾਮਕੀਮਤਿਸਾਰ॥ਹਰਿਬਿਸਾਰਿਜੁਆਨਰਾਚਹਿਮਿਥਨਸਭ
ਬਿਸਥਾਰ॥੧॥ਰਹਾਉ॥ਸਾਧਸੰਗਮਿਭਜੁਸੁਆਮੀਪਾਪਹੋਵਤਖਾਰ॥ਚਰਨਾਰਬਿੰਦਬ
ਸਾਇਹਿਰਦੈਬਹੁਰਿਜਨਮਨਮਾਰ॥੧॥ਕਰਿਅਨੁਗ੍ਰਹਰਾਖਿਲੀਨੇਏਕਨਾਮਅਧਾਰ॥ਦਿ
ਨਰੈਨਿਸਿਮਰਤਸਦਾਨਾਨਕਮੁਖਊਜਲਦਰਬਾਰ॥੨॥੧੦੩॥੧੨੬॥ਸਾਰਗਮਹਲਾ੫
॥ਮਾਨੀਤੂੰਰਾਮਕੈਦਰਿਮਾਨੀ॥ਸਾਧਸੰਗਿਮਿਲਿਹਰਿਗੁਨਗਾਏਬਿਨਸੀਸਭਅ
ਭਿਮਾਨੀ॥੧॥ਰਹਾਉ॥ਧਾਰਿਅਨੁਗ੍ਰਹੁਅਪੁਨੀਕਰਿਲੀਨੀਗੁਰਮੁਖਿਪੂਰਗਿਆਨੀ॥
ਸਰਬਸੁਖਆਨੰਦਘਨੇਰੇਠਾਕੁਰਦਰਸਧਿਆਨੀ॥੧॥ਨਿਕਟਿਵਰਤਨਿਸਾਸਦਾਸੁਹ
ਗਨਿਦਹਦਿਸਸਾਈਜਾਨੀ॥ਪ੍ਰਿਅਰੰਗਰੰਗਿਰਤੀਨਾਰਾਇਨਨਾਨਕਤਿਸੁਕੁਰਬਾਨੀ॥
੨॥੧੦੪॥੧੨੭॥ਸਾਰਗਮਹਲਾ ੫ ॥ਤੁਅਚਰਨਆਸਰੋਈਸਾ॥ਤੁਮਹਿਪ
ਛਾਨੁਸਾਕੁਤੁਮਹਿਸੰਗਿਰਾਖਨਹਾਰਤੁਮਹਿਜਗਦੀਸਾ॥੧॥ਰਹਾਉ॥ਤੂ ਹਮਰੋਹਮ
ਤੁਮਰੇਕਹੀਐਇਤਉਤਤੁਮਹੀਰਾਖੇ॥ਤੂਬੇਅੰਤੁਅਪਰੰਪਰੁਸੁਆਮੀਗੁਰਕਿਰਪ
ਕੋਈਲਾਖੈ॥੧॥ਬਿਨੁਬਕਨੇਬਿਨੁਕਹਨਕਹਾਵਨਅੰਤਰਜਾਮੀਜਾਨੈ॥ਜਾਕਉਮੇਲਿ
ਲਏਪ੍ਰਭੁਨਾਨਕੁਸੇਜਨਦਰਗਹਮਾਨੇ॥੨॥੧੦੫॥੧੨੮॥

ਸਾਰੰਗਮਹਲਾ ੫ ਚਉਪਦੇਘਰੁ ੫ ੴਸਤਿਗੁਰਪ੍ਰਸਾਦਿ॥

ਹਰਿਭਜਿਆਨਕਰਮਬਿਕਾਰ॥ਮਾਨਮੋਹੁਨਬੁਝਤਤ੍ਰਿਸਨਾਕਾਲਗ੍ਰਸਸੰਸਾਰ॥੧॥
ਰਹਾਉ॥ਖਾਤਪੀਵਤਹਸਤਸੋਵਤਅਉਧਬਿਤੀਅਸਾਰ॥ਨਰਕਉਦਰਿਭ੍ਰਮੰਤਜ
ਲਤੋਜਮਹਿਕੀਨੀਸਾਰ॥੧॥ਪਰਦ੍ਰੋਹਕਰਤਬਿਕਾਰਨਿੰਦਾਪਾਪਰਤਕਰਝਾਰ॥ਬਿਨ
ਸਤਿਗੁਰਬੂਝਨਾਹਿਤਮਮੋਹਮਹਾਂਅੰਧਾਰ॥੨॥ਬਿਖੁਠਗਉਰੀਖਾਇਮੂਠੇਚਿਤਿਨ
ਸਿਰਜਨਹਾਰ॥ਗੋਬਿੰਦਗੁਪਤਹੋਇਰਹਿਓਨਿਆਰੋਮਾਤੰਗਮਤਿਅਹੰਕਾਰ॥੩॥
ਕਰਿਕ੍ਰਿਪਾਪ੍ਰਭਸੰਤਰਾਖੇਚਰਨਕਮਲਅਧਾਰ॥ਕਰਜੋਰਿਨਾਨਕੁਸਰਨਿਆਇਓਗੁ

ਪਾਲਪੁਰਖਅਪਾਰ॥੪॥੧॥੧੨੯॥

ਸਾਰਗਮਹਲਾ ੫ ਘਰੁ ੬ ਪੜਤਾਲ॥ ੴਸਤਿਗੁਰਪ੍ਰਸਾਦਿ॥

ਸੁਭਬਚਨਬੋਲਿਗੁਨਅਮੋਲ॥ਕਿੰਕਰੀਬਿਕਾਰ॥ਦੇਖੁਰੀਬੀਚਾਰ॥ਗੁਰਸਬਦੁਧਿਆ
ਇਮਹਲੁਪਾਇਆ॥ਹਰਿਸੰਗਿਰੰਗਕਰਤੀਮਹਾਕੇਲ॥੧॥ਰਹਾਉ॥ਸੁਪਨਰੀਸੰਸਾਰੁ॥ਮਿ
ਥਨੀਬਿਸਥਾਰੁ॥ਸਖੀਕਾਇਮੋਹਿਮੋਹਿਲੀਪ੍ਰਿਅਪ੍ਰੀਤਿਰਿਦੈਮੇਲ॥੧॥ਸਰਬਰੀਪ੍ਰੀ
ਤਿਪਿਆਰੁ॥ਪ੍ਰਭੁਸਦਾਰੀਦਇਆਰੁ॥ਕਾਂਏਆਨਆਨਰੁਚੀਐ॥ਹਰਿਸੰਗਿਸੰਗਿ
ਖਚੀਐ॥ਜਉਸਾਧਸੰਗਪਾਏ॥ਕਹੁਨਾਨਕਹਰਿਧਿਆਏ॥ਅਬਰਹੇਜਮਹਿਮੇਲ॥
੨॥੧॥੧੩੦॥ਸਾਰਗਮਹਲਾ ੫ ॥ਕੰਚਨਾਬਹੁਦਤਕਰਾ॥ਭੂਮਿਦਾਨੁਅਰਪਿ
ਧਰਾ॥ਮਨਅਨਿਕਸੋਚਪਵਿਤ੍ਰਕਰਤ॥ਨਾਹੀਰੇਨਾਮਤੁਲਿਮਨਚਰਨਕਮਲਲਾਗੇ॥
੧॥ਰਹਾਉ॥ਚਾਰਿਬੇਦਜਿਹਵਭਨੇ॥ਦਸਅਸਟਖਸਟਸ੍ਰਵਨਸੁਨੇ॥ਨਹੀਤੁਲਿਗੋਬਿ
ਦਨਾਮਧੁਨੇ॥ਮਨਚਰਨਕਮਲਲਾਗੇ॥੧॥ਬਰਤਸੰਧਿਸੋਚਚਾਰ॥ਕ੍ਰਿਆਕੁੰਟਨਿਰਾ
ਹਾਰ॥ਅਪਰਸਕਰਤਪਾਕਸਾਰ॥ਨਿਵਲੀਕਰਮਬਹੁਬਿਸਥਾਰ॥ਧੂਪਦੀਪਕਰਤੇਹ
ਰਿਨਾਮਤੁਲਿਨਲਾਗੇ॥ਰਾਮਦਇਆਰਸੁਨਿਦੀਨਬੇਨਤੀ॥ਦੇਹੁਦਰਸੁਨੈਨਪੇਖਉਜ
ਨਨਾਨਕਨਾਮਮਿਸਟਲਾਗੇ॥੨॥੨॥੧੩੧॥ਸਾਰਗਮਹਲਾ ੫ ॥ਰਾਮਰਾਮ
ਰਾਮਜਾਪਿਰਮਤਰਾਮਸਹਾਈ॥੧॥ਰਹਾਉ॥ਸੰਤਨਕੈਚਰਨਿਲਾਗੇ॥ਕਾਮਕ੍ਰੋਧਲੋਭ
ਤਿਆਗੇ॥ਗੁਰਗੋਪਾਲਭਏਕ੍ਰਿਪਾਲਲਬਧਿਅਪਨੀਪਾਈ॥੧॥ਬਿਨਸੇਭ੍ਰਮਮੋਹ
ਅੰਧਟੂਟੇਮਾਇਆਕੇਬੰਧਪੂਰਨਸਰਬਤ੍ਰਠਾਕੁਰਨਹਕੋਊਬੈਰਾਈ॥ਸੁਆਮੀਸੁਪ੍ਰਸੰਨ
ਭਏਜਨਮਮਰਨਦੋਖਗਏਸੰਤਨਕੈਚਰਨਲਾਗਿਨਾਨਕਗੁਨਗਾਈ॥੨॥੩॥੧੩੨॥
ਸਾਰਗਮਹਲਾ ੫ ॥ਹਰਿਹਰੇਹਰਿਮੁਖਹੁਬੋਲਿਹਰਿਹਰੇਮਨਿਧਾਰੇ॥੧॥ਰਹਾਉ॥
ਸ੍ਰਵਨਸੁਨਨਭਗਤਿਕਰਨਅਨਿਕਪਾਤਿਕਪੁਨਹਚਰਨ॥ਸਰਨਪਰਨਸਾਧੂਆਨਬਾਨਿ
ਬਿਸਾਰੇ॥੧॥ਹਰਿਚਰਨਪ੍ਰੀਤਿਨੀਤਨੀਤਪਾਵਨਾਮਹਿਮਹਾਪੁਨੀਤ॥ਸੇਵਕਭੈਦੂਰਿਕਰਨਕ
ਲਿਮਲਦੋਖਜਾਰੇ॥ਕਹਤਮੁਕਤਸੁਨਤਮੁਕਤਰਹਤਜਨਮਰਹਤੇ॥ਰਾਮਰਾਮਸਾਰਭੂਤਨਾ
ਨਕਤਤੁਬੀਚਾਰੇ॥੨॥੪॥੧੩੩॥ਸਾਰਗਮਃ ੫ ॥ਨਾਮਭਗਤਿਮਾਗੁਸੰਤਤਿਆ

ਬਦੀਹਰਿਪਾਈ॥ਹੋਹੁਦਇਆਲਕ੍ਰਿਪਾਕਰਿਹਰਿਜੀਉਹਰਿਸਿਉਰਹਾਂਸਮਾਈ॥
੨॥ਐਸੀਰਵਤਰਵਹੁਮਨਮੇਰੇਹਰਿਚਰਣੀਚਿਤੁਲਾਈ॥ਬਿਸਮਭਏਗੁਣਗਾਇਮਨੋ
ਹਰਨਿਰਭਉਸਹਜਿਸਮਾਈ॥੩॥ਹਿਰਦੈਨਾਮੁਸਦਾਧੁਨਿਨਿਹਚਲਘਟੈਨਕੀਮਤਿ
ਪਾਈ॥ਬਿਨੁਨਾਵੈਸਭੁਕੋਈਨਿਰਧਨੁਸਤਿਗੁਰਬੂਝਬੁਝਾਈ॥੪॥ਪ੍ਰੀਤਮਪ੍ਰਾਣਭ
ਏਸੁਨਿਸਜਨੀਦੂਤਮੁਏਬਿਖੁਖਾਈ॥ਜਬਕੀਉਪਜੀਤਬਕੀਤੈਸੀਰੰਗੁਲਭਈਮਨਿ
ਭਾਈ॥੫॥ਸਹਜਸਮਾਧਿਸਦਾਲਿਵਹਰਿਸਿਉਜੀਵਾਂਹਰਿਗੁਨਗਾਈ॥ਗੁਰਕੈਸ
ਬਦਿਰਤਾਬੈਰਾਗੀਨਿਜਘਰਿਤਾੜੀਲਾਈ॥੬॥ਸੁਧਰਸਨਾਮੁਮਹਾਰਸੁਮੀਠਾਨਿਜ
ਘਰਿਤਤੁਗੁਸਾਂਈ॥ਤਹਹੀਮਨੁਜਹਹੀਤੈਰਾਖਿਆਐਸੀਗੁਰਮਤਿਪਾਈ॥੭॥ਸਨ
ਕਸਨਾਦਿਬ੍ਰਹਮਾਦਿਇੰਦ੍ਰਾਦਿਕਭਗਤਿਰਤੇਬਨਿਆਈ॥ਨਾਨਕਹਰਿਬਿਨੁਘਰੀਨਜੀ
ਵਾਂਹਰਿਕਾਨਾਮੁਵਡਾਈ॥੮॥੧॥ਸਾਰਗਮਹਲਾ੧ ॥ਹਰਿਬਿਨੁਕਿਉਧੀਰੈਮਨੁ
ਮੇਰਾ॥ਕੋਟਿਕਲਪਕੇਦੂਖਬਿਨਾਸਨਸਾਚੁਦ੍ਰਿੜਾਇਨਿਬੇਰਾ॥੧॥ਰਹਾਉ॥ਕ੍ਰੋਧੁਨਿਵਾਰਿ
ਜਲੇਹਉਮਮਤਾਪ੍ਰੇਮੁਸਦਾਨਉਰੰਗੀ॥ਅਨਭਉਬਿਸਰਿਗਏਪ੍ਰਭੁਜਾਚਿਆਹਰਿਨਿਰ
ਮਾਇਲੁਸੰਗੀ॥੧॥ਚੰਚਲਮਤਿਤਿਆਗਿਭਉਭੰਜਨੁਪਾਇਆਏਕਸਬਦਿਲਿਵ
ਲਾਗੀ॥ਹਰਿਰਸੁਚਾਖਿਤ੍ਰਿਖਾਨਿਵਾਰੀਹਰਿਮੇਲਿਲਏਬਡਭਾਗੀ॥੨॥ਅਭਰਤਸਿੰ
ਚਿਭਏਸੁਭਰਸਰਗੁਰਮਤਿਸਾਚੁਨਿਹਾਲਾ॥ਮਨਰਤਿਨਾਮਿਰਤੇਨਿਹਕੇਵਲਆਦਿਜੁ
ਗਾਦਿਦਇਆਲਾ॥੩॥ਮੋਹਨਿਮੋਹਿਲੀਆਮਨੁਮੋਰਾਬਡੈਭਾਗਿਲਿਵਲਾਗੀ॥
ਸਾਚੁਬੀਚਾਰਿਕਿਲਵਿਖਦੁਖਕਾਟੇਮਨੁਨਿਰਮਲੁਅਨਰਾਗੀ॥੪॥ਗਹਿਰਗੰਭੀਰਸਾ
ਗਰਰਤਨਾਗਰਅਵਰਨਹੀਅਨਪੂਜਾ॥ਸਬਦੁਬੀਚਾਰਿਭਰਮਭਉਭੰਜਨੁਅਵਰੁਨਜਾ
ਨਿਆਦੂਜਾ॥੫॥ਮਨੂਆਮਾਰਿਨਿਰਮਲਪਦੁਚੀਨਿਆਹਰਿਰਸਰਤੇਅਧਿਕਾਈ॥ਏ
ਕਸਬਿਨੁਮੈਅਵਰੁਨਜਾਨਾਂਸਤਿਗੁਰਿਬੂਝਬੁਝਾਈ॥੬॥ਅਗਮਅਗੋਚਰੁਅਨਾ
ਥੁਅਜੋਨੀਗੁਰਮਤਿਏਕੋਜਾਨਿਆ॥ਸੁਭਰਭਰੇਨਾਹੀਚਿਤੁਡੋਲੈਮਨਹੀਤੇਮਨੁਮਾਨਿ
ਆ॥੭॥ਗੁਰਪਰਸਾਦੀਅਕਥਉਕਥੀਐਕਹਉਕਹਾਵੈਸੋਈ॥ਨਾਨਕਦੀਨਦਇਆ
ਲਹਮਾਰੇਅਵਰੁਨਜਾਨਿਆਕੋਈ॥੮॥੨॥

ਸਾਰਗਮਹਲਾ੩ ਅਸਟਪਦੀਆਘਰੁ੧ ੴਸਤਿਗੁਰਪ੍ਰਸਾਦਿ॥
ਮਨਮੇਰੇਹਰਿਕੈਨਾਮਿਵਡਾਈ॥ਹਰਿਬਿਨੁਅਵਰੁਨਜਾਣਾਕੋਈਹਰਿਕੈਨਾਮਿਮੁਕਤਿਗ
ਤਿਪਾਈ॥੧॥ਰਹਾਉ॥ਸਬਦਿਭਉਭੰਜਨੁਜਮਕਾਲਨਿਖੰਜਨੁਹਰਿਸੇਤੀਲਿਵਲਾਈ
॥ਹਰਿਸੁਖਦਾਤਾਗੁਰਮੁਖਿਜਾਤਾਸਹਜੇਰਹਿਆਸਮਾਈ॥੧॥ਭਗਤਾਂਕਾਭੋਜਨੁਹਰਿਨਾ
ਮੁਨਿਰੰਜਨੁਪੈਨਣੁਭਗਤਿਬਡਾਈ॥ਨਿਜਘਰਿਵਾਸਾਸਦਾਹਰਿਸੇਵਨਿਹਰਿਦਰਿਸੋ
ਭਾਪਾਈ॥੨॥ਮਨਮੁਖਬੁਧਿਕਾਚੀਮਨੂਆਡੋਲੈਅਕਥੁਨਕਥੈਕਹਾਨੀ॥ਗੁਰਮਤਿ
ਨਿਹਚਲੁਹਰਿਮਨਿਵਸਿਆਅੰਮ੍ਰਿਤਸਾਚੀਬਾਨੀ॥੩॥ਮਨਕੇਤਰੰਗਸਬਦਿਨਿ
ਵਾਰੇਰਸਨਾਸਹਜਿਸੁਭਾਈ॥ਸਤਿਗੁਰਮਿਲਿਰਹੀਐਸਦਅਪੁਨੇਜਿਨਿਹਰਿਸੇਤੀ
ਲਿਵਲਾਈ॥੪॥ਮਨੁਸਬਦਿਮਰੈਤਾਮੁਕਤੋਹੋਵੈਹਰਿਚਰਣੀਚਿਤੁਲਾਈ॥ਹਰਿ
ਸਰੁਸਾਗਰੁਸਦਾਜਲੁਨਿਰਮਲੁਨਾਵੈਸਹਜਿਸੁਭਾਈ॥੫॥ਸਬਦੁਵੀਚਾਰਿਸਦਾਰੰ
ਗਿਰਾਤੇਹਉਮੈਤ੍ਰਿਸਨਾਮਾਰੀ॥ਅੰਤਰਿਨਿਹਕੇਵਲੁਹਰਿਰਵਿਆਸਭੁਆਤਮਰਾਮੁ
ਮੁਰਾਰੀ॥੬॥ਸੇਵਕਸੇਵਿਰਹੇਸਚਿਰਾਤੇਜੋਤੇਰੈਮਨਿਭਾਣੇ॥ਦੁਬਿਧਾਮਹਲੁਨਪਾ
ਵੈਜਗਿਝੂਠੀਗੁਣਅਵਗਣਨਪਛਾਣੇ॥੭॥ਆਪੇਮੇਲਿਲਏਅਕਥੁਕਥੀਐਸਚੁ
ਸਬਦੁਸਚੁਬਾਣੀ॥ਨਾਨਕਸਾਚੇਸਚਿਸਮਾਣੇਹਰਿਕਾਨਾਮੁਵਖਾਣੀ॥੮॥੧॥ਸਾਰਗ
ਮਹਲਾ੩ ॥ਮਨਮੇਰੇਹਰਿਕਾਨਾਮੁਅਤਿਮੀਠਾ॥ਜਨਮਜਨਮਕੇਕਿਲਵਿਖਭ
ਉਭੰਜਨਗੁਰਮੁਖਿਏਕੋਡੀਠਾ॥੧॥ਰਹਾਉ॥ਕੋਟਿਕੋਟੰਤਰਕੇਪਾਪਬਿਨਾਸਨਹਰਿਸ
ਾਚਾਮਨਿਭਾਇਆ॥ਹਰਿਬਿਨੁਅਵਰੁਨਸੂਝੈਦੂਜਾਸਤਿਗੁਰਿਏਕੁਬੁਝਾਇਆ॥੧
॥ਪ੍ਰੇਮਪਦਾਰਥੁਜਿਨਘਟਿਵਸਿਆਸਹਜੇਰਹੇਸਮਾਈ॥ਸਬਦਿਰਤੇਸੇਰੰਗਿਚ
ਲੂਲੇਰਾਤੇਸਹਜਿਸੁਭਾਈ॥੨॥ਰਸਨਾਸਬਦੁਵੀਚਾਰਿਰਸਿਰਾਤੀਲਾਲਭਈਰੰ
ਗੁਲਾਈ॥ਰਾਮਨਾਮੁਨਿਹਕੇਵਲੁਜਾਣਿਆਮਨੁਤ੍ਰਿਪਤਿਆਸਾਂਤਿਆਈ॥੩॥
ਪੰਡਿਤਪੜਿਪੜਿਮੋਨੀਸਭਿਥਾਕੇਭ੍ਰਮਿਭੇਖਥਕੇਭੇਖਧਾਰੀ॥ਗੁਰਪਰਸਾਦਿਨਿਰੰਜ
ਨੁਪਾਇਆਸਾਚੈਸਬਦਿਵੀਚਾਰੀ॥੪॥ਆਵਾਗਉਣੁਨਿਵਾਰਿਸਚਿਰਾਤੇਸਾਚਸ
ਬਦੁਮਨਿਭਾਇਆ॥ਸਤਿਗੁਰੁਸੇਵਿਸਦਾਸੁਖੁਪਾਈਐਜਿਨਿਵਿਚਹੁਆਪੁਗਵਾ

ਇਆ॥੪॥ਸਾਚੈਸਬਦਿਸਹਜਧੁਨਿਉਪਜੈਮਨਿਸਾਚੈਲਿਵਲਾਈ॥੫॥ਅਗਮਅ
ਗੋਚਰੁਨਾਮੁਨਿਰੰਜਨੁਗੁਰਮੁਖਿਮੰਨਿਵਸਾਈ॥੬॥ਏਕਸਮਹਿਸਭੁਜਗਤੋਵਰਤੈਵਿ
ਰਲਾਏਕੁਪਛਾਣੈ॥ਸਬਦਿਮਰੈਤਾਸਭੁਕਿਛੁਸੂਝੈਅਨਦਿਨੁਏਕੋਜਾਣੈ॥੭॥ਜਿਸ
ਨੋਨਦਰਿਕਰੇਸੋਈਜਨੁਬੂਝੈਹੋਰੁਕਹਣਾਕਥਨੁਨਜਾਈ॥ਨਾਨਕਨਾਮਿਰਤੇਸਦਾਬੈਰਾਗੀ
ਏਕਸਬਦਿਲਿਵਲਾਈ॥੮॥੨॥ਸਾਰਗਮਹਲਾ੩ ॥ਮਨਮੇਰੇਹਰਿਕੀਅ
ਕਥਕਹਾਣੀ॥ਹਰਿਨਦਰਿਕਰੇਸੋਈਜਨੁਪਾਏਗੁਰਮੁਖਿਵਿਰਲੈਜਾਣੀ॥੧॥ਰਹਾਉ॥
ਹਰਿਗਹਿਰਗੰਭੀਰੁਗੁਣੀਗਹੀਰੁਗੁਰਕੈਸਬਦਿਪਛਾਨਿਆ॥ਬਹੁਬਿਧਿਕਰਮਕਰ
ਹਿਭਾਇਦੂਜੈਬਿਨੁਸਬਦੈਬਉਰਾਨਿਆ॥੧॥ਹਰਿਨਾਮਿਨਾਵੈਸੋਈਜਨੁਨਿਰਮਲੁ
ਫਿਰਿਮੈਲਾਮੂਲਿਨਹੋਈ॥ਨਾਮਬਿਨਾਸਭੁਜਗੁਹੈਮੈਲਾਦੂਜੈਭਰਮਿਪਤਿਖੋਈ॥
੨॥ਕਿਆਦ੍ਰਿੜਾਂਕਿਆਸੰਗ੍ਰਹਿਤਿਆਗੀਮੈਤਾਬੂਝਨਪਾਈ॥ਹੋਹਿਦਇਆਲੁਕ੍ਰਿਪਾ
ਕਰਿਹਰਿਜੀਉਨਾਮੋਹੋਇਸਖਾਈ॥੩॥ਸਚਾਸਚੁਦਾਤਾਕਰਮਬਿਧਾਤਾਜਿਸੁਭਾਵੈ
ਤਿਸੁਨਾਇਲਾਏ॥ਗੁਰੂਦੁਆਰੈਸੋਈਬੂਝੈਜਿਸਨੋਆਪਿਬੁਝਾਏ॥੪॥ਦੇਖਿਬਿਸ
ਮਾਦੁਇਹੁਮਨੁਨਹੀਚੇਤੇਆਵਾਗਉਣੁਸੰਸਾਰਾ॥ਸਤਿਗੁਰੁਸੇਵੇਸੋਈਬੂਝੈਪਾਏਮੋ
ਖਦੁਆਰਾ॥੫॥ਜਿਨਦਰੁਸੂਝੈਸੇਕਦੇਨਵਿਗਾੜਹਿਸਤਿਗੁਰਿਬੂਝਬੁਝਾਈ॥ਸਚੁ
ਸੰਜਮੁਕਰਣੀਕਿਰਤਿਕਮਾਵਹਿਆਵਣਜਾਣੁਰਹਾਈ॥੬॥ਸੇਦਰਿਸਾਚੈਸਾਚੁਕ
ਮਾਵਹਿਜਿਨਗੁਰਮੁਖਿਸਾਚੁਅਧਾਰਾ॥ਮਨਮੁਖਦੂਜੈਭਰਮਿਭੁਲਾਏਨਾਬੂਝਹਿਵੀਚ
ਾਰਾ॥੭॥ਆਪੇਗੁਰਮੁਖਿਆਪੇਦੇਵੈਆਪੇਕਰਿਕਰਿਵੇਖੈ॥ਨਾਨਕਸੇਜਨਥਾਇਪਏਹੈਜਿ
ਨਕੀਪਤਿਪਾਵੈਲੇਖੈ॥੮॥੩॥

ਸਾਰਗਮਹਲਾ੫ ਅਸਟਪਦੀਆਘਰੁ੧ ੧ੴਸਤਿਗੁਰਪ੍ਰਸਾਦਿ॥

ਗੁਸਾਈਪਰਤਾਪੁਤੁਹਾਰੋਡੀਠਾ॥ਕਰਨਕਰਾਵਨਉਪਾਇਸਮਾਵਨਸਗਲਛਤ੍ਰਪਤਿ
ਬੀਠਾ॥੧॥ਰਹਾਉ॥ਰਾਣਾਰਾਉਰਾਜਭਏਰੰਕਾਉਨਿਝੂਠੇਕਹਣੁਕਹਾਇਓ॥ਹਮਰਾਰਾ
ਜਨੁਸਦਾਸਲਾਮਤਿਤਾਕੋਸਗਲਘਟਾਜਸੁਗਾਇਓ॥੧॥ਉਪਮਾਸੁਨਹੁਰਾਜਨਕੀ
ਸੰਤਹੁਕਹਤਜੇਤਪਾਹੂਚਾ॥ਬੇਸੁਮਾਰਵਡਸਾਹਦਾਤਾਰਾਊਚੇਹੀਤੇਊਚਾ॥੨॥ਪਵ

ਨਿਪਰੋਇਓਸਗਲਅਕਾਰਾਪਾਵਕਕਾਸਟਸੰਗੇ॥ਨੀਰੁਧਰਣਿਕਰਿਰਾਖੇਏਕਤਕੋਇ
ਨਕਿਸਹੀਸੰਗੇ॥੩॥ਘਟਿਘਟਿਕਥਾਰਾਜਨਕੀਚਾਲੈਘਰਿਘਰਿਤੁਝਹਿਉਮਾਹਾ॥
ਜੀਅਜੰਤਸਭਿਪਾਛੈਕਰਿਆਪ੍ਰਥਮੇਰਿਜਕੁਸਮਾਹਾ॥੪॥ਜੋਕਿਛੁਕਰਣਾਸੁਆਪੇ
ਕਰਣਾਮਸਲਤਿਕਾਹੂਦੀਨੀ॥ਅਨਿਕਜਤਨਕਰਿਕਰਹਦਿਖਾਏਸਾਚੀਸਾਖੀਚੀ
ਨੀ॥੫॥ਹਰਿਭਗਤਾਕਰਿਰਾਖੇਅਪਨੇਦੀਨੀਨਾਮੁਵਡਾਈ॥ਜਿਨਿਜਿਨਿਕਰੀਅਵ
ਗਿਆਜਨਕੀਤੇਤੈਂਦੀਏਰੁੜਾਈ॥੬॥ਮੁਕਤਿਭਏਸਾਧਸੰਗਤਿਕਰਿਤਿਨਕੇਅਵ
ਗਨਸਭਿਪਰਹਰਿਆ॥ਤਿਨਕਉਦੇਖਿਭਏਕਿਰਪਾਲਾਤਿਨਭਵਸਾਗਰੁਤਰਿਆ
॥੭॥ਹਮਨਾਨੇਨੀਚਤੁਮੇਬਡਸਾਹਿਬਕੁਦਰਤਿਕਉਣਬੀਚਾਰਾ॥ਮਨੁਤਨੁਸੀਤਲੁ
ਗੁਰਦਰਸਦੇਖੇਨਾਨਕਨਾਮੁਅਧਾਰਾ॥੮॥੧॥

ਸਾਰਗਮਹਲਾ੫ ਅਸਟਪਦੀਘਰੁ੬ ੧ੴਸਤਿਗੁਰਪ੍ਰਸਾਦਿ॥

ਅਗਮਅਗਾਧਿਸੁਨਹੁਜਨਕਥਾ॥ਪਾਰਬ੍ਰਹਮਕੀਅਚਰਜਸਭਾ॥੧॥ਰਹਾਉ॥ਸ
ਦਾਸਦਾਸਤਿਗੁਰਨਮਸਕਾਰ॥ਗੁਰਕਿਰਪਾਤੇਗੁਨਗਾਇਅਪਾਰ॥ਮਨਭੀਤਰਿਹੋਵੈਪ
ਰਗਾਸੁ॥ਗਿਆਨਅੰਜਨੁਅਗਿਆਨਬਿਨਾਸੁ॥੧॥ਮਿਤਿਨਾਹੀਜਾਕਾਬਿਸਥਾਰੁ॥ਸੋ
ਭਾਤਾਕੀਅਪਰਅਪਾਰ॥ਅਨਿਕਰੰਗਜਾਕੇਗਨੇਨਜਾਹਿ॥ਸੋਗਹਰਖਦੁਹਹੂਮਹਿਨਾਹਿ
॥੨॥ਅਨਿਕਬ੍ਰਹਮੇਜਾਕੇਬੇਦਧੁਨਿਕਰਹਿ॥ਅਨਿਕਮਹੇਸਬੈਸਿਧਿਆਨੁਧਰਹਿ॥
ਅਨਿਕਪੁਰਖਅੰਸਾਅਵਤਾਰ॥ਅਨਿਕਇੰਦ੍ਰਊਭੇਦਰਬਾਰ॥੩॥ਅਨਿਕਪਵਨ
ਪਾਵਕਅਰੁਨੀਰ॥ਅਨਿਕਰਤਨਸਾਗਰਦਧਿਖੀਰ॥ਅਨਿਕਸੂਰਸਸੀਅਰਨਖਿਆ
ਤਿ॥ਅਨਿਕਦੇਵੀਦੇਵਾਬਹੁਭਾਂਤਿ॥੪॥ਅਨਿਕਬਸੁਧਾਅਨਿਕਕਾਮਧੇਨ॥ਅਨਿਕ
ਪਾਰਜਾਤਅਨਿਕਮੁਖਿਬੇਨ॥ਅਨਿਕਅਕਾਸਅਨਿਕਪਾਤਾਲ॥ਅਨਿਕਮੁਖੀਜ
ਪੀਐਗੋਪਾਲ॥੫॥ਅਨਿਕਸਾਸਤ੍ਰਸਿਮ੍ਰਿਤਿਪੁਰਾਨ॥ਅਨਿਕਜੁਗਤਿਹੋਵਤਬ
ਖਿਆਨ॥ਅਨਿਕਸਰੋਤੇਸੁਨਹਿਨਿਧਾਨ॥ਸਰਬਜੀਅਪੂਰਨਭਗਵਾਨ॥੬॥ਅਨਿਕ
ਧਰਮਅਨਿਕਕੁਮੇਰ॥ਅਨਿਕਬਰਨਅਨਿਕਕਨਿਕਸੁਮੇਰ॥ਅਨਿਕਸੇਖਨਵਤਨਨਾ
ਮੁਲੇਹਿ॥ਪਾਰਬ੍ਰਹਮਕਾਅੰਤੁਨਤੇਹਿ॥੭॥ਅਨਿਕਪੁਰੀਆਅਨਿਕਤਹਖੰਡ॥ਅਨਿ

ਕਹੂਪਰੰਗਬ੍ਰਹਮੰਡ॥ਅਨਿਕਬਨਾਅਨਿਕਫਲਮੂਲਾ॥ਆਪਹਿਸੂਖਮਆਪਹਿਅ
ਸਥੂਲਾ॥੮॥ਅਨਿਕਜੁਗਾਦਿਦਿਨਸੁਅਰੁਰਾਤੀ॥ਅਨਿਕਪਰਲਉਅਨਿਕਉਪਾ
ਤਿ॥ਅਨਿਕਜੀਅਜਾਕੇਗ੍ਰਿਹਮਾਹੀ॥ਰਮਤਰਾਮਪੂਰਨਸ੍ਰਬਠਾਂਈ॥੯॥ਅਨਿਕਮਾ
ਇਆਜਾਕੀਲਖੀਨਜਾਇ॥ਅਨਿਕਕਲਾਖੇਲੈਹਰਿਰਾਇ॥ਅਨਿਕਧੁਨਿਤਲਲਿ
ਤਸੰਗੀਤ॥ਅਨਿਕਗੁਪਤਪ੍ਰਗਟੇਤਹਚੀਤ॥੧੦॥ਸਭਤੇਊਚਭਗਤਜਾਕੈਸੰਗਿ॥ਆ
ਠਪਹਰਗੁਨਗਾਵਹਿਰੰਗਿ॥ਅਨਿਕਅਨਾਹਦਆਨੰਦਝੁਨਕਾਰਾ॥ਉਆਰਸਕਾਕਛੁ
ਅੰਤੁਨਪਾਰਾ॥੧੧॥ਸਤਿਪੁਰਖੁਸਤਿਅਸਥਾਨੁ॥ਊਚਤੇਊਚਨਿਰਮਲਨਿਰਬਾਨੁ॥
ਅਪੁਨਾਕੀਆਜਾਨਹਿਆਪਿ॥ਆਪੇਘਟਿਘਟਿਰਹਿਓਬਿਆਪਿ॥ਕ੍ਰਿਪਾਨਿਧਾ
ਨਨਾਨਕਦਇਆਲ॥ਜਿਨਿਜਪਿਆਨਾਨਕਤੇਭਏਨਿਹਾਲ॥੧੨॥੧॥੨॥੨॥੩
॥੭॥

ਸਾਰਗਛੰਤਮਹਲਾ੫ ੴਸਤਿਗੁਰਪ੍ਰਸਾਦਿ॥

ਸਭਦੇਖੀਐਅਨਭੈਕਾਦਾਤਾ॥ਘਟਿਘਟਿਪੂਰਨਹੈਅਲਿਪਾਤਾ॥ਘਟਿਘਟਿਪੂ
ਰਨੁਕਰਿਬਿਸਥੀਰਨੁਜਲਤਰੰਗ॥ਜਿਉਰਚਨੁਕੀਆ॥ਹਭਿਰਸਮਾਣੇਭੋਗਘਟਾਣੇ
ਆਨਨਬੀਆਕੋਥੀਆ॥ਹਰਿਰੰਗੀਇਕਰੰਗੀਠਾਕੁਰੁਸੰਤਸੰਗਿਪ੍ਰਭੁਜਾਤਾ॥ਨਾਨਕਦ
ਰਸਿਲੀਨਾਜਿਉਜਲਮੀਨਾਸਭਦੇਖੀਐਅਨਭੈਕਾਦਾਤਾ॥੧॥ਕਉਨਉਪਮਾਦੇਉ
ਕਵਨਵਡਾਈ॥ਪੂਰਨਪੂਰਿਰਹਿਓਸ੍ਰਬਠਾਈ॥ਪੂਰਨਮਨਮੋਹਨਘਟਘਟਸੋਹਨਜ
ਬਖਿੰਚੈਤਬਛਾਈ॥ਕਿਉਨਅਰਾਧਹੁਮਿਲਿਕਰਿਸਾਧਹੁਘਰੀਮੁਹਤਕਬੇਲਾਆ
ਈ॥ਅਰਥੁਦਰਬੁਸਭੁਜੋਕਿਛੁਦੀਸੈਸੰਗਿਨਕਛਹੂਜਾਈ॥ਕਹੁਨਾਨਕਹਰਿਹਰਿ
ਆਰਾਧਹੁਕਵਨਉਪਮਾਦੇਉਕਵਨਵਡਾਈ॥੨॥ਪੂਛਉਸੰਤਮੇਰੋਠਾਕੁਰੁਕੈਸਾ॥ਹੀ
ਉਅਰਾਪਉਦੇਹੁਸੰਦੇਸਾ॥ਦੇਹੁਸੰਦੇਸਾਪ੍ਰਭਜੀਉਕੈਸਾਕਹਮੋਹਨਪਰਵੇਸਾ॥ਅੰਗ
ਅੰਗਸੁਖਦਾਈਪੂਰਨਬ੍ਰਹਮਾਈਥਾਨਥਾਨੰਤਰਿਦੇਸਾ॥ਬੰਧਨਤੇਮੁਕਤਾਘਟਿਘ
ਟਿਜੁਗਤਾਕਹਿਨਸਕਉਹਰਿਜੈਸਾ॥ਦੇਖਿਚਰਿਤਨਾਨਕਮਨੁਮੋਹਿਓਪੂਛੈਦੀਨੁਮੇਰੋ
ਠਾਕੁਰੁਕੈਸਾ॥੩॥ਕਰਿਕਿਰਪਾਅਪੁਨੇਪਹਿਆਇਆ॥ਧੰਨਿਸੁਰਿਦਾਜਿਹਚ

ਰਨਬਸਾਇਆ॥ਚਰਨਬਸਾਇਆਸੰਤਸੰਗਾਇਆ॥ਅਗਿਆਨਅੰਧੇਰੁਗਵਾਇਆ
॥ਭਇਆਪ੍ਰਗਾਸੁਰਿਦੈਉਲਾਸੁਪ੍ਰਭੁਲੋੜੀਦਾਪਾਇਆ॥ਦੁਖੁਨਾਠਾਸੁਖੁਘਰਿਮਹਿ ੬੩੮
ਵੂਠਾਮਹਾਅਨੰਦਸਹਜਾਇਆ॥ਕਹੁਨਾਨਕਮੈਪੂਰਾਪਾਇਆਕਰਿਕਿਰਪਾਅਪੁਨੇਪ
ਹਿਆਇਆ॥੪॥੧॥

ਸਾਰੰਗਕੀਵਾਰਮਹਲਾ੪ ॥ਰਾਇਮਹਮੇਹਸਨੇਕੀਧੁਨਿ॥ ੴਸਤਿਗੁਰਪ੍ਰਸਾਦਿ॥

ਸਲੋਕਮਹਲਾ੨ ਗੁਰੁਕੁੰਜੀਪਾਹੂਨਿਵਲੁਮਨੁਕੋਠਾਤਨੁਛਤਿ॥ਨਾਨਕਗੁਰਬਿਨੁ
ਮਨਕਾਤਾਕੁਨਉਘੜੈਅਵਰਨਕੁੰਜੀਹਥਿ॥੧॥ਮਹਲਾ੧ ॥ਨਭੀਜੈਰਾਗੀਨਾਦਿ
ਬੇਦਿ॥ਨਭੀਜੈਸੁਰਤੀਗਿਆਨੀਜੋਗਿ॥ਨਭੀਜੈਸੋਗੀਕੀਤੈਰੋਜਿ॥ਨਭੀਜੈਰੂਪੀਮਾ
ਲੀਰੰਗਿ॥ਨਭੀਜੈਤੀਰਥਿਭਵਿਐਨੰਗਿ॥ਨਭੀਜੈਦਾਤੀਕੀਤੈਪੁੰਨਿ॥ਨਭੀਜੈਬਾਹਰਿ
ਬੈਠਿਆਸੁੰਨਿ॥ਨਭੀਜੈਭੇੜਿਮਰਹਿਭਿੜਿਸੂਰ॥ਨਭੀਜੈਕੇਤੇਹੋਵਹਿਧੂੜ॥ਲੇਖਾ
ਲਿਖੀਐਮਨਕੈਭਾਇ॥ਨਾਨਕਭੀਜੈਸਾਚੈਨਾਇ॥੨॥ਮਹਲਾ੧ ॥ਨਵਛਿਅਖ
ਟਕਾਕਰੇਬੀਚਾਰੁ॥ਨਿਸਿਦਿਨਉਚਰੈਭਾਰਅਠਾਰ॥ਤਿਨਿਭੀਅੰਤੁਨਪਾਇਆਤੋਹਿ॥
ਨਾਮਬਿਹੂਣਮੁਕਤਿਕਿਉਹੋਇ॥ਨਾਭਿਵਸਤਬ੍ਰਹਮੈਅੰਤੁਨਜਾਣਿਆ॥ਗੁਰਮੁਖਿਨਾ
ਨਕਨਾਮੁਪਛਾਣਿਆ॥੩॥ਪਉੜੀ॥ ॥ਆਪੇਆਪਿਨਿਰੰਜਨਾਜਿਨਿਆਪੁਉ
ਪਾਇਆ॥ਆਪੇਖੇਲੁਰਚਾਇਓਨੁਸਭੁਜਗਤੁਸਬਾਇਆ॥ਤ੍ਰੈਗੁਣਆਪਿਸਿਰਜਿ
ਅਨੁਮਾਇਆਮੋਹੁਵਧਾਇਆ॥ਗੁਰਪ੍ਰਸਾਦੀਉਬਰੇਜਿਨਭਾਣਾਭਾਇਆ॥ਨਾਨਕ
ਸਚੁਵਰਤਦਾਸਭਸਚਿਸਮਾਇਆ॥੧॥ਸਲੋਕਮਹਲਾ੨ ॥ਆਪਿਉਪਾਏਨਾ
ਨਕਾਆਪੇਰਖੈਵੇਕ॥ਮੰਦਾਕਿਸਨੋਆਖੀਐਜਾਂਸਭਨਾਸਾਹਿਬੁਏਕੁ॥ਸਭਨਾਸਾਹਿਬੁ
ਏਕੁਹੈਵੇਖੈਧੰਧੈਲਾਇ॥ਕਿਸੈਥੋੜਾਕਿਸੈਅਗਲਾਖਾਲੀਕੋਈਨਾਹਿ॥ਆਵਹਿਨੰਗੇ
ਜਾਹਿਨੰਗੇਵਿਚੇਕਰਹਿਵਿਥਾਰ॥ਨਾਨਕਹੁਕਮੁਨਜਾਣੀਐਅਗੈਕਾਈਕਾਰ॥੧॥ਮਹ
ਲਾ੧ ॥ਜਿਨਸਿਥਾਪਿਜੀਆਂਕਉਭੇਜੈਜਿਨਸਿਥਾਪਿਲੈਜਾਵੈ॥ਆਪੇਥਾਪਿਉਥ
ਪੈਆਪੇਏਤੇਵੇਸਕਰਾਵੈ॥ਜੇਤੇਜੀਅਫਿਰਹਿਅਉਧੂਤੀਆਪੇਭਿਖਿਆਪਾਵੈ॥ਲੇ
ਖੈਬੋਲਣੁਲੇਖੈਚਲਣੁਕਾਇਤੁਕੀਚਹਿਦਾਵੇ॥ਮੂਲਮਤਿਪਰਵਾਣਾਏਹੋਨਾਨਕੁ

ਆਖਿਸੁਣਾਏਕਰਣੀਉਪਰਿਹੋਇਤਿਤੁਪਾਵਸੁਜੋਕਿਕਹੈਕਹਾਏ॥੨॥ਪਉੜੀ॥
ਗੁਰਮੁਖਿਚਲਤੁਰਚਾਇਓਨੁਗੁਣਪਰਗਟੀਆਇਆ॥ਗੁਰਬਾਣੀਸਦਉਚਰੈਹਰਿਮੰਨਿ
ਵਸਾਇਆ॥ਸਕਤਿਗਈਭ੍ਰਮੁਕਟਿਆਸਿਵਜੋਤਿਜਗਾਇਆ॥ਜਿਨਕੈਪੋਤੈਪੁੰਨੁਹੈਗੁ
ਰੁਪੁਰਖੁਮਿਲਾਇਆ॥ਨਾਨਕਸਹਜੇਮਿਲਿਰਹੇਹਰਿਨਾਮਿਸਮਾਇਆ॥੨॥ਸਲੋਕ
ਮਹਲਾ੨ ॥ਸਾਹਚਲੇਵਣਜਾਰਿਆਲਿਖਿਆਦੇਵੈਨਾਲਿ॥ਲਿਖੇਉਪਰਿਹੁਕ
ਮੁਹੋਇਲਈਐਵਸਤੁਸਮਾਲਿ॥ਵਸਤੁਲਈਵਣਜਾਰਈਵਖਰੁਬਧਾਪਾਇ॥ਕੇਈ
ਲਾਹਾਲੈਚਲੇਇਕਿਚਲੇਮੂਲੁਗਵਾਇ॥ਥੋੜਾਕਿਨੈਨਮੰਗਿਓਕਿਸੁਕਹੀਐਸਾਬ
ਸਿ॥ਨਦਰਿਤਿਨਾਕਉਨਾਨਕਾਜਿਸਾਬਤੁਲਾਏਰਾਸਿ॥੧॥ਮਹਲਾ੧ ॥ਜੁੜਿਜੁੜਿ
ਵਿਛੁੜੇਵਿਛੁੜਿਜੁੜਿਜੁੜੇ॥ਜੀਵਿਜੀਵਿਮੁਏਮੁਏਜੀਵੇ॥ਕੇਤਿਆਕੇਬਾਪਕੇਤਿਆਕੇ
ਬੇਟੇਕੇਤੇਗੁਰਚੇਲੇਹੂਏ॥ਆਗੈਪਾਛੈਗਣਤਨਆਵੈਕਿਆਜਾਤੀਕਿਆਹੁਣਿਹੂ
ਏ॥ਸਭੁਕਰਣਾਕਿਰਤੁਕਰਿਲਿਖੀਐਕਰਿਕਰਿਕਰਤਾਕਰੇਕਰੇ॥ਮਨਮੁਖਿਮਰੀਐਗੁ
ਰਮੁਖਿਤਰੀਐਨਾਨਕਨਦਰੀਨਦਰਿਕਰੇ॥੨॥ਪਉੜੀ॥ ॥ਮਨਮੁਖਿਦੂਜਾਭਰਮੁ
ਹੈਦੂਜੈਲੋਭਾਇਆ॥ਕੂੜੁਕਪਟੁਕਮਾਵਦੇਕੂੜੋਆਲਾਇਆ॥ਪੁਤ੍ਰਕਲਤ੍ਰੁਮੋਹੁਹੇ
ਤੁਹੈਸਭੁਦੁਖੁਸਬਾਇਆ॥ਜਮਦਰਿਬਧੇਮਾਰੀਅਹਿਭਰਮਹਿਭਰਮਾਇਆ॥ਮਨਮੁ
ਖਿਜਨਮੁਗਵਾਇਆਨਾਨਕਹਰਿਭਾਇਆ॥੩॥ਸਲੋਕਮਹਲਾ੨ ॥ਜਿਨਵਡਿਆ
ਈਤੇਰੇਨਾਮਕੀਤੇਰਤੇਮਨਮਾਹਿ॥ਨਾਨਕਅੰਮ੍ਰਿਤੁਏਕੁਹੈਦੂਜਾਅੰਮ੍ਰਿਤੁਨਾਹਿ॥ਨਾਨਕਅੰਮ੍ਰਿ
ਤੁਮਨੈਮਾਹਿਪਾਈਐਗੁਰਪਰਸਾਦਿ॥ਤਿਨੀਪੀਤਾਰੰਗਸਿਉਜਿਨਕਉਲਿਖਿਆਆ
ਦਿ॥੧॥ਮਹਲਾ੨ ॥ਕੀਤਾਕਿਆਸਾਲਾਹੀਐਕਰੇਸੋਇਸਾਲਾਹਿ॥ਨਾਨਕਏਕੀਬ
ਹਰਾਦੂਜਾਦਾਤਾਨਾਹਿ॥ਕਰਤਾਸੋਸਾਲਾਹੀਐਜਿਨਿਕੀਤਾਆਕਾਰੁ॥ਦਾਤਾਸੋਸਾਲਾ
ਹੀਐਜਿਸਭਸੈਦੇਆਧਾਰੁ॥ਨਾਨਕਆਪਿਸਦੀਵਹੈਪੂਰਾਜਿਸੁਭੰਡਾਰੁ॥ਵਡਾਕਰਿ
ਸਾਲਾਹੀਐਅੰਤੁਨਪਾਰਾਵਾਰੁ॥੨॥ਪਉੜੀ॥ ॥ਹਰਿਕਾਨਾਮੁਨਿਧਾਨੁਹੈਸੇਵਿਐ
ਸੁਖੁਪਾਈ॥ਨਾਮੁਨਿਰੰਜਨੁਉਚਰਾਂਪਤਿਸਿਉਘਰਿਜਾਂਈ॥ਗੁਰਮੁਖਿਬਾਣੀਨਾਮੁਹੈ
ਨਾਮੁਰਿਦੈਵਸਾਈ॥ਮਤਿਪੰਖੇਰੂਵਸਿਹੋਇਸਤਿਗੁਰੂਧਿਆਈ॥ਨਾਨਕਆਪਿਦਇਆ

ਲੁਹੋਇਨਾਮੇਲਿਵਲਾਈ॥੪॥ਸਲੋਕਮਹਲਾ੨ ॥ਤਿਸੁਸਿਉਕੈਸਾਬੋਲਣਾ
ਜਿਆਪੇਜਾਣੈਜਾਣੁ॥ਚੀਰੀਜਾਕੀਨਾਫਿਰੈਸਾਹਿਬੁਸੋਪਰਵਾਣੁ॥ਚੀਰੀਜਿਸਕੀਚ ੬੩੯
ਲਣਾਮੀਰਮਲਕਸਲਾਰ॥ਜੋਤਿਸੁਭਾਵੈਨਾਨਕਾਸਾਈਭਲੀਕਾਰ॥ਜਿਨਾਚੀਰੀਚਲ
ਣਾਹਥਿਤਿਨਾਕਿਛੁਨਾਹਿ॥ਸਾਹਿਕਾਫੁਰਮਾਣੁਹੋਇਉਠੀਕਰਲੈਪਾਹਿ॥ਜੇਹਾਚੀਰੀ
ਲਿਖਿਆਤੇਹਾਹੁਕਮੁਕਮਾਹਿ॥ਘਲੇਆਵਹਿਨਾਨਕਾਸਦੇਉਠੀਜਾਹਿ॥੧॥ਮਹਲਾ
੨ ॥ਸਿਫਤਿਜਿਨਾਕਉਬਖਸੀਐਸੇਈਪੋਤੇਦਾਰ॥ਕੁੰਜੀਜਿਨਕਉਦਿਤੀਆਤਿ
ਨਾਮਿਲੇਭੰਡਾਰ॥ਜਹਭੰਡਾਰੀਹੂਗੁਣਨਿਕਲਹਿਤੇਕੀਅਹਿਪਰਵਾਣੁ॥ਨਦਰਿਤਿਨ
ਕਉਨਾਨਕਾਨਾਮੁਜਿਨਾਨੀਸਾਣੁ॥੨॥ਪਉੜੀ॥ ॥ਨਾਮੁਨਿਰੰਜਨੁਨਿਰਮਲਾ
ਸੁਣਿਐਸੁਖੁਹੋਈ॥ਸੁਣਿਸੁਣਿਮੰਨਿਵਸਾਈਐਬੂਝੈਜਨੁਕੋਈ॥ਬਹਦਿਆਉਠਦਿ
ਆਨਵਿਸਰੈਸਾਚਾਸਚੁਸੋਈ॥ਭਗਤਾਕਉਨਾਮਅਧਾਰੁਹੈਨਾਮੇਸੁਖੁਹੋਈ॥ਨਾਨਕਮ
ਨਿਤਨਿਰਵਿਰਹਿਆਗੁਰਮੁਖਿਹਰਿਸੋਈ॥੫॥ਸਲੋਕਮਹਲਾ੧ ॥ਨਾਨਕਤੁ
ਲੀਅਹਿਤੋਲਜੇਜੀਉਪਿਛੈਪਾਈਐ॥ਇਕਸੁਨਪੁਜਹਿਬੋਲਜੇਪੂਰੇਪੂਰਾਕਰਿਮਿ
ਲੈ॥ਵਡਾਆਖਣੁਭਾਰਾਤੋਲੁ॥ਹੋਰਹਉਲੀਮਤੀਹਉਲੇਬੋਲ॥ਧਰਤੀਪਾਣੀਪਰ
ਬਤਭਾਰੁ॥ਕਿਉਕੰਡੈਤੋਲੇਸੁਨਿਆਰੁ॥ਤੋਲਾਮਾਸਾਰਤਕਪਾਇ॥ਨਾਨਕਪੁਛਿਆ
ਦੇਇਪੁਜਾਇ॥ਮੂਰਖਅੰਧਿਆਅੰਧੀਧਾਤੁ॥ਕਹਿਕਹਿਕਹਣੁਕਹਾਇਨਿਆਪੁ॥
੧॥ਮਹਲਾ੧ ॥ਆਖਣਿਅਉਖਾਸੁਨਣਿਅਉਖਾਆਖਿਨਜਾਪੀਆਖਿ॥ਇਕਿਆ
ਖਿਆਖਹਿਸਬਦੁਭਾਖਹਿਅਰਧਉਰਧਦਿਨੁਰਾਤਿ॥ਜੇਕਿਹੁਹੋਇਤਾਕਿਹੁਦਿਸੈਜ
ਪੈਰੂਪੁਨਜਾਤਿ॥ਸਭਿਕਾਰਣਕਰਤਾਕਰੇਘਟਅਉਘਟਘਟਥਾਪਿ॥ਆਖਣਿਅ
ਉਖਾਨਾਨਕਾਆਖਿਨਜਾਪੈਆਖਿ॥੨॥ਪਉੜੀ॥ ॥ਨਾਇਸੁਣਿਐਮਨੁਰਹਸੀ
ਐਨਾਮੇਸਾਂਤਿਆਈ॥ਨਾਇਸੁਣਿਐਮਨੁਤ੍ਰਿਪਤੀਐਸਭਦੁਖਗਵਾਈ॥ਨਾਇਸੁ
ਣਿਐਨਾਉਊਪਜੈਨਾਮੇਵਡਿਆਈ॥ਨਾਮੇਹੀਸਭਜਾਤਿਪਤਿਨਾਮੇਗਤਿਪਾਈ॥ਗੁ
ਰਮੁਖਿਨਾਮੁਧਿਆਈਐਨਾਨਕਲਿਵਲਾਈ॥੬॥ਸਲੋਕਮਹਲਾ੧ ॥ਜੂਠਿ
ਨਰਾਗੀਜੂਠਿਨਵੇਦੀ॥ਜੂਠਿਨਚੰਦਸੂਰਜਕੀਭੇਦੀ॥ਜੂਠਿਨਅੰਨੀਜੂਠਿਨਨਾਈ॥

ਜੂਠਿਨਮੀਹੁਵਰ੍ਹਿਐਸਭਥਾਈ॥ਜੂਠਿਨਧਰਤੀਜੂਠਿਨਪਾਣੀ॥ਜੂਠਿਨਪਉਣੈਮਾਹਿਸ
ਮਾਣੀ॥ਨਾਨਕਨਿਗੁਰਿਆਗੁਣੁਨਾਹੀਕੋਇ॥ਮੁਹਿਫੇਰਿਐਮੁਹੁਜੂਠਾਹੋਇ॥੧॥ਮਹਲਾ
੧ ॥ਨਾਨਕਚੁਲੀਆਸੁਚੀਆਜੇਭਰਿਜਾਣੈਕੋਇ॥ਸੁਰਤੇਚੁਲੀਗਿਆਨਕੀਜੋਗੀ
ਕਾਜਤੁਹੋਇ॥ਬ੍ਰਹਮਣਚੁਲੀਸੰਤੋਖਕੀਗਿਰਹੀਕਾਸਤੁਦਾਨੁ॥ਰਾਜੇਚੁਲੀਨਿਆਵ
ਕੀਪੜਿਆਸਚੁਧਿਆਨੁ॥ਪਾਣੀਚਿਤੁਨਧੋਪਈਮੁਖਿਪੀਤੈਤਿਖਜਾਇ॥ਪਾਣੀ
ਪਿਤਾਜਗਤਕਾਫਿਰਿਪਾਣੀਸਭੁਖਾਇ॥੨॥ਪਉੜੀ॥ ॥ਨਾਇਸੁਣਿਐਸਭ
ਸਿਧਿਹੈਰਿਧਿਪਿਛੈਆਵੈ॥ਨਾਇਸੁਣਿਐਨਉਨਿਧਿਮਿਲੈਮਨਚਿੰਦਿਆਪਾਵੈ॥
ਨਾਇਸੁਣਿਐਸੰਤੋਖੁਹੋਇਕਵਲਾਚਰਨਧਿਆਵੈ॥ਨਾਇਸੁਣਿਐਸਹਜੁਊਪਜੈਸ
ਹਜੇਸੁਖੁਪਾਵੈ॥ਗੁਰਮਤੀਨਾਉਪਾਈਐਨਾਨਕਗੁਣਗਾਵੈ॥੭॥ਸਲੋਕਮਹਲਾ੧
॥ਦੁਖਵਿਚਿਜੰਮਣੁਦੁਖਿਮਰਣੁਦੁਖਿਵਰਤਣੁਸੰਸਾਰਿ॥ਦੁਖੁਦੁਖੁਅਗੈਆਖੀ
ਐਪੜ੍ਹਿਪੜ੍ਹਿਕਰਹਿਪੁਕਾਰ॥ਦੁਖਕੀਆਪੰਡਾਖੁਲ੍ਹੀਆਸੁਖੁਨਨਿਕਲਿਓਕੋਇ॥
ਦੁਖਵਿਚਿਜੀਉਜਲਾਇਆਦੁਖੀਆਚਲਿਆਰੋਇ॥ਨਾਨਕਸਿਫਤੀਰਤਿਆਮਨੁ
ਤਨੁਹਰਿਆਹੋਇ॥ਦੁਖਕੀਆਅਗੀਮਾਰੀਅਹਿਭੀਦੁਖੁਦਾਰੂਹੋਇ॥੧॥ਮਹਲਾ੧
॥ਨਾਨਕਦੁਨੀਆਭਸੁਰੰਗੁਭਸੂਹੂਭਸੁਖੇਹ॥ਭਸੋਭਸੁਕਮਾਵਣੀਭੀਭਸੁਭਰੀਐਦੇਹ॥
ਜਾਜੀਉਵਿਚਹੁਕਢੀਐਭਸੂਭਰਿਆਜਾਇ॥ਅਗੈਲੇਖੈਮੰਗਿਐਹੋਰਦਸੂਣੀਪਾਇ
॥੨॥ਪਉੜੀ॥ ॥ਨਾਇਸੁਣਿਐਸੁਚਿਸੰਜਮੋਜਮੁਨੇੜਿਨਆਵੈ॥ਨਾਇਸੁਣਿ
ਐਘਟਿਚਾਨਣਾਆਨੇਰੁਗਵਾਵੈ॥ਨਾਇਸੁਣਿਐਆਪੁਬੁਝੀਐਲਾਹਾਨਾਉਪਾਵੈ॥
ਨਾਇਸੁਣਿਐਪਾਪਕਟੀਅਹਿਨਿਰਮਲਸਚੁਪਾਵੈ॥ਨਾਨਕਨਾਇਸੁਣਿਐਮੁਖਉਜ
ਲੇਨਾਉਗੁਰਮੁਖਿਧਿਆਵੈ॥੮॥ਸਲੋਕਮਹਲਾ੧ ॥ਘਰਿਨਾਰਾਇਣੁਸਭਾਨਾ
ਲਿ॥ਪੂਜਕਰੇਰਖੈਨਾਵਾਲਿ॥ਕੁੰਗੂਚੰਨਣੁਫੁਲਚੜਾਏ॥ਪੈਰੀਪੈਪੈਬਹੁਤੁਮਨਾਏ॥
ਮਾਣੂਆਮੰਗਿਮੰਗਿਪੈਨੈਖਾਇ॥ਅੰਧੀਕੰਮੀਅੰਧਸਜਾਇ॥ਭੁਖਿਆਦੇਇਨਮ
ਰਦਿਆਰਖੈ॥ਅੰਧਾਝਗੜਾਅੰਧੀਸਥੈ॥੧॥ਮਹਲਾ੧ ॥ਸਭੇਸੁਰਤੀਜੋਗਸਭਿ
ਸਭੇਬੇਦਪੁਰਾਣ॥ਸਭੇਕਰਣੇਤਪਸਭਿਸਭੇਗੀਤਗਿਆਨ॥ਸਭੇਬੁਧੀਸੁਧਿਸਭਿ

ਸਭਿਤੀਰਥਸਭਿਥਾਨ॥ਸਭਿਪਾਤਿਸਾਹੀਆਅਮਰਸਭਿ॥ਸਭਿਖੁਸੀਆਸਭਿਖਾਨ
॥ਸਭੇਮਾਣਸਦੇਵਸਭਿਸਭੇਜੋਗਧਿਆਨ॥ਸਭੇਪੁਰੀਆਖੰਡਸਭਿਸਭੇਜੀਅਜਹ
ਾਨ॥ਹੁਕਮਿਚਲਾਏਆਪਣੈਕਰਮੀਵਹੈਕਲਾਮ॥ਨਾਨਕਸਚਾਸਚਿਨਾਇਸਚੁਸਭਾ
ਦੀਬਾਣੁ॥੨॥ਪਉੜੀ॥ ॥ਨਾਇਮੰਨਿਐਸੁਖੁਊਪਜੈਨਾਮੇਗਤਿਹੋਈ॥ਨਾਇ
ਮੰਨਿਐਪਤਿਪਾਈਐਹਿਰਦੈਹਰਿਸੋਈ॥ਨਾਇਮੰਨਿਐਭਵਜਲੁਲੰਘੀਐਫਿ
ਰਿਬਿਘਨੁਨਹੋਈ॥ਨਾਇਮੰਨਿਐਪੰਥੁਪਰਗਟਾਨਾਮੇਸਭਲੋਈ॥ਨਾਨਕਸਤਿਗੁ
ਰਿਮਿਲਿਐਨਾਉਮੰਨੀਐਜਿਨਦੇਵੈਸੋਈ॥੯॥ਸਲੋਕਮ:੧ ॥ਪੁਰੀਆਖੰਡ
ਸਿਰਿਕਰੇਇਕਪੈਰਿਧਿਆਏ॥ਪਉਣੁਮਾਰਿਮਨਿਜਪੁਕਰੇਸਿਰੁਮੁੰਡੀਤਲੈਦੇਇ॥ਕਿ
ਸੁਉਪਰਿਓਹੁਟਿਕਟਿਕੈਕਿਸਨੋਜੋਰੁਕਰੇਇ॥ਕਿਸਨੋਕਹੀਐਨਾਨਕ॥ਕਿਸਨੋਕਰਤਾ
ਦੇਇ॥ਹੁਕਮਿਰਹਾਏਆਪਣੈਮੂਰਖੁਆਪੁਗਣੇਇ॥੧॥ਮ:੧ ॥ਹੈਹੈਆਖਾਂਕੋਟਿ
ਕੋਟਿਕੋਟੀਹੂਕੋਟਿਕੋਟਿ॥ਆਖੂੰਆਖਾਂਸਦਾਸਦਕਹਣਿਨਆਵੈਤੋਟਿ॥ਨਾਹਉਥ
ਕਾਂਨਠਾਕੀਆਏਵਡਰਖਹਿਜੋਤਿ॥ਨਾਨਕਚਸਿਅਹੁਚੁਖਬਿੰਦਉਪਰਿਆਖਣੁਦੋ
ਸੁ॥੨॥ਪਉੜੀ॥ ॥ਨਾਇਮੰਨਿਐਕੁਲਉਧਰੈਸਭੁਕੁਟੰਬਸਬਾਇਆ॥ਨਾ
ਇਮੰਨਿਐਸੰਗਤਿਉਧਰੈਜਿਨਰਿਦੈਵਸਾਇਆ॥ਨਾਇਮੰਨਿਐਸੁਣਿਉਧਰੇਜਿ
ਨਰਸਨਰਸਾਇਆ॥ਨਾਇਮੰਨਿਐਦੁਖਭੁਖਗਈਜਿਨਨਾਮਿਚਿਤੁਲਾਇਆ॥
ਨਾਨਕਨਾਮੁਤਿਨੀਸਾਲਾਹਿਆਜਿਨਗੁਰੂਮਿਲਾਇਆ॥੧੦॥ਸਲੋਕਮ:੧
॥ਸਭੇਰਾਤੀਸਭਿਦਿਹਸਭਿਥਿਤੀਸਭਿਵਾਰ॥ਸਭੇਰੁਤੀਮਾਹਸਭਿਸਭਿਧਰਤੀਸ
ਭਿਭਾਰ॥ਸਭੇਪਾਣੀਪਉਣਸਭਿਸਭਿਅਗਨੀਪਾਤਾਲ॥ਸਭੇਪੁਰੀਆਖੰਡਸਭਿ
ਸਭਿਲੋਅਲੋਅਆਕਾਰ॥ਹੁਕਮੁਨਜਾਪੀਕੇਤੜਾਕਹਿਨਸਕੀਜੈਕਾਰ॥ਆਖਹਿ
ਥਕਹਿਆਖਿਆਖਿਕਰਿਸਿਫਤੀਵੀਚਾਰ॥ਤ੍ਰਿਣੁਨਪਾਇਓਬਪੁੜੀਨਾਨਕੁਕਹੈਗ
ਵਾਰ॥੧॥ਮ:੧ ॥ਅਖੀਪਰਣੈਜੇਫਿਰਾਂਦੇਖਾਂਸਭੁਆਕਾਰੁ॥ਪੁਛਾਗਿਆਨੀਪੰ
ਡਿਤਾਂਪੁਛਾਬੇਦਬੀਚਾਰ॥ਪੁਛਾਦੇਵਾਂਮਾਣਸਾਂਜੋਧਕਰਹਿਅਵਤਾਰ॥ਸਿਧਸਮਾਧਿ
ਸਭਿਸੁਣੀਜਾਇਦੇਖਾਂਦਰਬਾਰੁ॥ਅਗੈਸਚਾਸਚਿਨਾਇਨਿਰਭਉਭੈਵਿਣੁਸਾਰੁ॥

ਹੋਰੁਕਚੀਮਤੀਕਚੁਪਿਚੁਅੰਧਿਆਅੰਧੁਬੀਚਾਰੁ॥ਨਾਨਕਕਰਮੀਬੰਦਗੀਨਦਰਿਲੰ
ਘਾਏਪਾਰਿ॥੨॥ਪਉੜੀ॥ ਨਾਇਮੰਨਿਐਦੁਰਮਤਿਗਈਮਤਿਪਰਗਟੀਆਇ॥
ਨਾਉਮੰਨਿਐਹਉਮੈਗਈਸਭਿਰੋਗਗਵਾਇ॥ਨਾਇਮੰਨਿਐਨਾਮੁਊਪਜੈਸ
ਹਜੇਸੁਖੁਪਾਇ॥ਨਾਇਮੰਨਿਐਸਾਂਤਿਊਪਜੈਹਰਿਮੰਨਿਵਸਾਇ॥ਨਾਨਕਨਾ
ਮੁਰਤੰਨੁਹੈਗੁਰਮੁਖਿਹਰਿਧਿਆਇਆ॥੧੧॥ਸਲੋਕਮਃ੧ ॥ਹੋਰੁਸਰੀਕੁਹੋ
ਵੈਕੋਈਤੇਰਾਤਿਸੁਅਗੈਤੁਧੁਆਖਾਂ॥ਤੁਧੁਅਗੈਤੁਧੈਸਾਲਾਹੀਮੈਅੰਧੇਨਾਉਸੁਜਾਖਾ
॥ਜੇਤਾਆਖਣੁਸਾਹੀਸਬਦੀਭਾਖਿਆਭਾਇਸੁਭਾਈ॥ਨਾਨਕਬਹੁਤਾਏਹੋਆਖਣੁ
ਸਭਿਤੇਰੀਵਡਿਆਈ॥੧॥ਮਃ੧ ॥ਜਾਂਨਸਿਆਕਿਆਚਾਕਰੀਜਾਂਜੰਮੇਕਿਆਕਾਰ
ਸਭਿਕਾਰਣਕਰਤਾਕਰੇਦੇਖੈਵਾਰੋਵਾਰ॥ਜੇਚੁਪੈਜੇਮੰਗਿਐਦਾਤਿਕਰੇਦਾਤਾਰੁ॥ਇ
ਕੁਦਾਤਾਸਭਿਮੰਗਤੇਫਿਰਿਦੇਖਹਿਆਕਾਰੁ॥ਨਾਨਕਏਵੈਜਾਣੀਐਜੀਵੈਦੇਵਣਹਾ
ਰੁ॥੨॥ਪਉੜੀ॥ ਨਾਇਮੰਨਿਐਸੁਰਤਿਊਪਜੈਨਾਮੇਮਤਿਹੋਈ॥ਨਾਇਮੰਨਿਐ
ਗੁਣਉਚਰੈਨਾਮੇਸੁਖਿਸੋਈ॥ਨਾਇਮੰਨਿਐਭ੍ਰਮੁਕਟੀਐਫਿਰਿਦੁਖੁਨਹੋਈ॥ਨਾਇਮੰ
ਨਿਐਸਾਲਾਹੀਐਪਾਪਾਂਮਤਿਧੋਈ॥ਨਾਨਕਪੂਰੇਗੁਰਤੇਨਾਉਮੰਨੀਐਜਿਨਦੇਵੈਸੋ
ਈ॥੧੨॥ਸਲੋਕਮਃ੧ ॥ਸਾਸਤ੍ਰਬੇਦਪੁਰਾਣਪੜੰਤਾ॥ਪੂਕਾਰੰਤਾਅਜਾਣੰਤਾ
॥ਜਾਂਬੂਝੈਤਾਂਸੂਝੈਸੋਈ॥ਨਾਨਕੁਆਖੈਕੂਕਨਹੋਈ॥੧॥ਮਃ੧ ॥ਜਾਂਹਉਤੇਰਾਤਾਂਸਭੁ
ਕਿਛੁਮੇਰਾਹਉਨਾਹੀਤੂਹੋਵਹਿ॥ਆਪੇਸਕਤਾਆਪੇਸੁਰਤਾਸਕਤੀਜਗਤੁਪਰੋਵਹਿ॥
ਆਪੇਭੇਜੇਆਪੇਸਦੇਰਚਨਾਰਚਿਰਚਿਵੇਖੈ॥ਨਾਨਕਸਚਾਸਚੀਨਾਂਈਸਚੁਪਵੈਧੁਰਿ
ਲੇਖੈ॥੨॥ਪਉੜੀ॥ ਨਾਮੁਨਿਰੰਜਨਅਲਖੁਹੈਕਿਉਲਖਿਆਜਾਈ॥ਨਾਮੁਨਿ
ਰੰਜਨਨਾਲਿਹੈਕਿਉਪਾਈਐਭਾਈ॥ਨਾਮੁਨਿਰੰਜਨਵਰਤਦਾਰਵਿਆਸਭਠਾਂਈ॥ਗੁ
ਰਪੂਰੇਤੇਪਾਈਐਹਿਰਦੈਦੇਇਦਿਖਾਈ॥ਨਾਨਕਨਦਰੀਕਰਮੁਹੋਇਗੁਰਮਿਲੀਐਭ
ਈ॥੧੩॥ਸਲੋਕਮਃ੧ ॥ਕਲਿਹੋਈਕੁਤੇਮੁਹੀਖਾਜੁਹੋਆਮੁਰਦਾਰੁ॥ਕੂੜੁਬੋ
ਲਿਬੋਲਿਭਉਕਣਾਚੂਕਾਧਰਮੁਬੀਚਾਰੁ॥ਜਿਨਜੀਵੰਦਿਆਪਤਿਨਹੀਮੁਇਆਮੰਦੀ
ਸੋਇ॥ਲਿਖਿਆਹੋਵੈਨਾਨਕਾਕਰਤਾਕਰੇਸੁਹੋਇ॥੧॥ਮਃ੧ ॥ਰੰਨਾਹੋਈਆਬੋਧੀਆ

ਪੁਰਸਹੋਏਸਈਆਦ॥ਸੀਲੁਸੰਜਮੁਸੁਚਭੰਨੀਖਾਣਾਖਾਜੁਅਹਾਜੁ॥ਸਰਮੁਗਇ
ਆਘਰਿਆਪਣੈਪਤਿਉਠਿਚਲੀਨਾਲਿ॥ਨਾਨਕਸਚਾਏਕੁਹੈਅਉਰੁਨਸਚਾਭਾਲਿ
॥੨॥ਪਉੜੀ॥ ਬਾਹਰਿਭਸਮਲੇਪਨਕਰੇਅੰਤਰਿਗੁਬਾਰੀ॥ਖਿੰਥਾਝੋਲੀਬ
ਹੁਭੇਖਕਰੇਦੁਰਮਤਿਅਹੰਕਾਰੀ॥ਸਾਹਿਬਸਬਦੁਨਊਚਰੈਮਾਇਆਮੋਹਪਸਾਰੀ॥
ਅੰਤਰਿਲਾਲਚੁਭਰਮੁਹੈਭਰਮੈਗਾਵਾਰੀ॥ਨਾਨਕਨਾਮੁਨਚੇਤਈਜੂਐਬਾਜੀਹਾਰੀ॥
੧੪॥ਸਲੋਕਮਃ੧ ॥ਲਖਸਿਉਪ੍ਰੀਤਿਹੋਵੈਲਖਜੀਵਣੁਕਿਆਖੁਸੀਆਕਿਆ
ਚਾਉ॥ਵਿਛੁੜਿਆਵਿਸੁਹੋਇਵਿਛੋੜਾਏਕਘੜੀਮਹਿਜਾਇ॥ਜੇਸਉਵਰ੍ਹਿਆਮਿ
ਠਾਖਾਜੈਭੀਫਿਰਿਕਉੜਾਖਾਇ॥ਮਿਠਾਖਾਧਾਚਿਤਿਨਆਵੈਕਉੜਤਣੁਧਾਇਜਾਇ॥
ਮਿਠਾਕਉੜਾਦੋਵੈਰੋਗ॥ਨਾਨਕਅੰਤਿਵਿਗੁਤੇਭੋਗ॥ਝਖਿਝਖਿਝਖਣਾਝਗੜਾਝ
ਖਾ॥ਝਖਿਝਖਿਜਾਹਿਝਖਹਿਤਿਨਪਾਸਿ॥੧॥ਮਃ੧ ॥ਕਾਪੜੁਕਾਠੁਰੰਗਾਇਆਰਾਂ
ਗਿ॥ਘਰਗਚਕੀਤੇਬਾਗੇਬਾਗ॥ਸਾਦਸਹਜਕਰਿਮਨੁਖੇਲਾਇਆ॥ਤੈਸਹਪਾ
ਸਹੁਕਹਣੁਕਹਾਇਆ॥ਮਿਠਾਕਰਿਕੈਕਉੜਾਖਾਇਆ॥ਤਿਨਿਕਉੜੈਤਨਿਰੋਗੁ
ਜਮਾਇਆ॥ਜੇਫਿਰਿਮਿਠਾਪੇੜੈਪਾਇ॥ਤਉਕਉੜਤਣੁਚੂਕਸਿਮਾਇ॥ਨਾਨ
ਕਗੁਰਮੁਖਿਪਾਵੈਸੋਇ॥ਜਿਸਨੋਪਰਾਪਤਿਲਿਖਿਆਹੋਇ॥੨॥ਪਉੜੀ॥
ਜਿਨਕੈਹਿਰਦੈਮੈਲੁਕਪਟੁਹੈਬਾਹਰੁਧੋਵਾਇਆ॥ਕੂੜੁਕਪਟੁਕਮਾਵਦੇਕੂੜੁਪਰਗ
ਟੀਆਇਆ॥ਅੰਦਰਿਹੋਇਸੁਨਿਕਲੈਨਹਛਪੈਛਪਾਇਆ॥ਕੂੜੈਲਾਲਚਿਲ
ਗਿਆਫਿਰਿਜੂਨੀਪਾਇਆ॥ਨਾਨਕਜੋਬੀਜੈਸੋਖਾਵਣਾਕਰਤੈਲਿਖਿਪਾਇਆ॥
੧੫॥ਸਲੋਕਮਃ੨ ॥ਕਥਾਕਹਾਣੀਬੇਦੀਆਣੀਪਾਪੁਪੁੰਨੁਬੀਚਾਰੁ॥ਦੇਦੇ
ਲੈਣਾਲੈਲੈਦੇਣਾਨਰਕਿਸੁਰਗਿਅਵਤਾਰ॥ਉਤਮਮਧਿਮਜਾਤੀਜਿਨਸੀਭਰ
ਮਿਭਵੈਸੰਸਾਰੁ॥ਅੰਮ੍ਰਿਤਬਾਣੀਤਤੁਵਖਾਣੀਗਿਆਨਧਿਆਨਵਿਚਿਆਈ॥
ਗੁਰਮੁਖਿਆਖੀਗੁਰਮੁਖਿਜਾਤੀਸੁਰਤੀਕਰਮਿਧਿਆਈ॥ਹੁਕਮੁਸਾਜਿਹੁਕਮੈਵਿ
ਚਿਰਖੈਹੁਕਮੈਅੰਦਰਿਵੇਖੈ॥ਨਾਨਕਅਗਹੁਹਉਮੈਤੁਟੈਤਾਂਕੋਲਿਖੀਐਲੇਖੈ॥੧॥
ਮਃ੧ ॥ਬੇਦੁਪੁਕਾਰੇਪੁੰਨੁਪਾਪੁਸੁਰਗਨਰਕਕਾਬੀਉ॥ਜੋਬੀਜੈਸੋਉਗਵੈਖਾਂਦਾ

ਜਾਣੈਜੀਉ॥ਗਿਆਨੁਸਲਾਹੇਵਡਾਕਰਿਸਚੋਸਚਾਨਾਉ॥ਸਚੁਬੀਜੈਸਚੁਉਗਵੈਦ
ਰਗਹਪਾਈਐਥਾਉ॥ਬੇਦੁਵਪਾਰੀਗਿਆਨੁਰਾਸਿਕਰਮੀਪਲੈਹੋਇ॥ਨਾਨਕਰਾਸੀ
ਬਾਹਰਾਲਦਿਨਚਲਿਆਕੋਇ॥੨॥ਪਉੜੀ॥ ॥ਨਿੰਮੁਬਿਰਖੁਬਹੁਸੰਚੀ
ਐਅੰਮ੍ਰਿਤਰਸੁਪਾਇਆ॥ਬਿਸੀਅਰੁਮੰਤ੍ਰਿਵਿਸਾਹੀਐਬਹੁਦੂਧੁਪੀਆਇਆ॥
ਮਨਮੁਖਅਭਿੰਨੁਨਭਿਜਈਪਥਰੁਨਾਵਾਇਆ॥ਬਿਖੁਮਹਿਅੰਮ੍ਰਿਤੁਸਿੰਚੀਐਬਿ
ਖੁਕਾਫਲੁਪਾਇਆ॥ਨਾਨਕਸੰਗਤਿਮੇਲਿਹਰਿਸਭਿਬਿਖੁਲਹਿਜਾਇਆ॥੧੬॥
ਸਲੋਕਮ:੧ ॥ਮਰਣਿਨਮੂਰਤੁਪੁਛਿਆਪੁਛੀਥਿਤਿਨਵਾਰੁ॥ਇਕਨੀਲ
ਦਿਆਇਕਿਲਦਿਚਲੇਇਕਨੀਬਧੇਭਾਰ॥ਇਕਨਾਹੋਈਸਾਖਤੀਇਕਨਾਹੋਈ
ਸਾਰ॥ਲਸਕਰਸਣੈਦਮਾਮਿਆਛੁਟੇਬੰਕਦੁਆਰ॥ਨਾਨਕਢੇਰੀਛਾਰੁਕੀਭੀਫਿਰਿ
ਹੋਈਛਾਰ॥੧॥ਮ:੧॥ਨਾਨਕਢੇਰੀਢਹਿਪਈਮਿਟੀਸੰਦਾਕੋਟੁ॥ਭੀਤਰਿਚੋਰੁਬਹਾ
ਲਿਆਖੋਟੁਵੇਜੀਆਖੋਟੁ॥੨॥ਪਉੜੀ॥ ॥ਜਿਨਅੰਦਰਿਨਿੰਦਾਦੁਸਟੁਹੈਨ
ਕਵਢੇਨਕਵਢਾਇਆ॥ਮਹਾਕਰੂਪਦੁਖੀਏਸਦਾਕਾਲੇਮੁਹਮਾਇਆ॥ਭਲਕੇਉ
ਠਿਨਿਤਪਰਦਰਬੁਹਿਰਹਿਹਰਿਨਾਮੁਚੁਰਾਇਆ॥ਹਰਿਜੀਉਤਿਨਕੀਸੰਗਤਿਮਤਕ
ਰਹੁਰਖਿਲੇਹੁਹਰਿਰਾਇਆ॥ਨਾਨਕਪਇਐਕਿਰਤਿਕਮਾਵਦੇਮਨਮੁਖਿਦੁਖੁਪਾਇ
ਆ॥੧੭॥ਸਲੋਕਮ:੪ ॥ਸਭੁਕੋਈਹੈਖਸਮਕਾਖਸਮਹੁਸਭੁਕੋਹੋਇ॥ਹੁ
ਕਮੁਪਛਾਣੈਖਸਮਕਾਤਾਸਚੁਪਾਵੈਕੋਇ॥ਗੁਰਮੁਖਿਆਪੁਪਛਾਣੀਐਬੁਰਾਨਦੀਸੈ
ਕੋਇ॥ਨਾਨਕਗੁਰਮੁਖਿਨਾਮੁਧਿਆਈਐਸਹਿਲਾਆਇਆਸੋਇ॥੧॥ਮ:੪॥
ਸਭਨਾਦਾਤਾਆਪਿਹੈਆਪੇਮੇਲਣਹਾਰੁ॥ਨਾਨਕਸਬਦਿਮਿਲੇਨਵਿਛੁੜਹਿਜਿਨ
ਸੇਵਿਆਹਰਿਦਾਤਾਰੁ॥੨॥ਪਉੜੀ॥ ॥ਗੁਰਮੁਖਿਹਿਰਦੈਸਾਂਤਿਹੈਨਾਉਉਗਵਿਆ
ਇਆ॥ਜਪਤਪਤੀਰਥਸੰਜਮਕਰੇਮੇਰੇਪ੍ਰਭਭਾਇਆ॥ਹਿਰਦਾਸੁਧੁਹਰਿਸੇਵਦੇਸੋ
ਹਹਿਗੁਣਗਾਇਆ॥ਮੇਰੇਹਰਿਜੀਉਏਵੈਭਾਵਦਾਗੁਰਮੁਖਿਤਰਾਇਆ॥ਨਾਨਕਗੁਰ
ਮੁਖਿਮੇਲਿਅਨੁਹਰਿਦਰਿਸੋਹਾਇਆ॥੧੮॥ਸਲੋਕਮ:੧ ॥ਧਨਵੰਤਾਇਵਹੀ
ਕਹੈਅਵਰੀਧਨਕਉਜਾਉ॥ਨਾਨਕੁਨਿਰਧਨੁਤਿਤੁਦਿਨਿਜਿਤੁਦਿਨਿਵਿਸਰੈਨਾਉ॥੧॥

ਮ:੧ ॥ਸੂਰਜੁਚੜੈਵਿਜੋਗਿਸਭਸੈਘਟੈਆਰਜਾ॥ਤਨੁਮਨੁਰਤਾਭੋਗਿਕੋਈਹਾਰੈ
ਕੋਜਿਣੈ॥ਸਭੁਕੋਭਰਿਆਫੂਕਿਆਖਣਿਕਹਣਿਨਥੰਮੀਐ॥ਨਾਨਕਵੇਖੈਆਪਿਫੂਕ ੬੪੨
ਕਢਾਏਢਹਿਪਵੈ॥੨॥ਪਉੜੀ॥ ॥ਸਤਸੰਗਤਿਨਾਮੁਨਿਧਾਨੁਹੈਜਿਥਹੁਹਰਿਪਾ
ਇਆ॥ਗੁਰਪਰਸਾਦੀਘਟਿਚਾਨਣਾਆਨੇਰੁਗਵਾਇਆ॥ਲੋਹਾਪਾਰਸਿਭੇਟੀਐ
ਕੰਚਨੁਹੋਇਆਇਆ॥ਨਾਨਕਸਤਿਗੁਰਿਮਿਲਿਐਨਾਉਪਾਈਐਮਿਲਿਨਾਮੁਧਿਆ
ਇਆ॥ਜਿਨਕੈਪੋਤੈਪੁੰਨੁਹੈਤਿਨੀਦਰਸਨੁਪਾਇਆ॥੧੯॥ਸਲੋਕਮ:੧ ॥ਧ੍ਰਿਗੁ
ਤਿਨਾਕਾਜੀਵਿਆਜਿਲਿਖਿਲਿਖਿਵੇਚਹਿਨਾਉ॥ਖੇਤੀਜਿਨਕੀਉਜੜੈਖਲਵਾੜੇ
ਕਿਆਥਾਉ॥ਸਚੈਸਰਮੈਬਾਹਰੇਅਗੈਲਹਹਿਨਦਾਦਿ॥ਅਕਲਿਏਹਨਆਖੀਐ
ਅਕਲਿਗਵਾਈਐਬਾਦਿ॥ਅਕਲੀਸਾਹਿਬੁਸੇਵੀਐਅਕਲੀਪਾਈਐਮਾਨੁ॥ਅ
ਕਲੀਪੜ੍ਹਿਕੈਬੁਝੀਐਅਕਲੀਕੀਚੈਦਾਨੁ॥ਨਾਨਕੁਆਖੈਰਾਹੁਏਹੁਹੋਰਿਗਲਾਂਸੈਤਾਨੁ
॥੧॥ਮ:੨ ॥ਜੈਸਾਕਰੈਕਹਾਵੈਤੈਸਾਐਸੀਬਨੀਜਰੂਰਤਿ॥ਹੋਵਹਿਲਿੰਙਝਿੰਙ
ਨਹੋਵਹਿਐਸੀਕਹੀਐਸੂਰਤਿ॥ਜੋਓਸੁਇਛੇਸੋਫਲੁਪਾਏਤਾਂਨਾਨਕਕਹੀਐਮੂਰਤਿ
॥੨॥ਪਉੜੀ॥ ॥ਸਤਿਗੁਰੁਅੰਮ੍ਰਿਤਬਿਰਖੁਹੈਅੰਮ੍ਰਿਤਰਸਿਫਲਿਆ॥ਜਿਸੁਪਰ
ਪਤਿਸੋਲਹੈਗੁਰਸਬਦੀਮਿਲਿਆ॥ਸਤਿਗੁਰਕੈਭਾਣੈਜੋਚਲੈਹਰਿਸੇਤੀਰਲਿਆ॥
ਜਮਕਾਲੁਜੋਹਿਨਸਕਈਘਟਿਚਾਨਣੁਬਲਿਆ॥ਨਾਨਕਬਖਸਿਮਿਲਾਇਅਨੁਫਿ
ਰਿਗਰਭਿਨਗਲਿਆ॥੨੦॥ਸਲੋਕਮ:੧ ॥ਸਚੁਵਰਤੁਸੰਤੋਖੁਤੀਰਥੁਗਿਆ
ਨੁਧਿਆਨੁਇਸਨਾਨੁ॥ਦਇਆਦੇਵਤਾਖਿਮਾਜਪਮਾਲੀਤੇਮਾਣਸਪਰਧਾਨ॥ਜੁਗਤਿ
ਧੋਤੀਸੁਰਤਿਚਉਕਾਤਿਲਕੁਕਰਣੀਹੋਇ॥ਭਾਉਭੋਜਨੁਨਾਨਕਾਵਿਰਲਾਤਕੋਈਕੋਇ
॥੧॥ਮ:੩ ॥ਨਉਮੀਨੇਮੁਸਚੁਜੇਕਰੈ॥ਕਾਮੁਕ੍ਰੋਧੁਤ੍ਰਿਸਨਾਉਚਰੈ॥ਦਸਮੀਦਸੇਦੁਆਰਜੇ
ਠਾਕੈਏਕਾਦਸੀਇਕੁਕਰਿਜਾਣੈ॥ਦੁਆਦਸੀਪੰਚਵਸਗਤਿਕਰਿਰਾਖੈਤਉਨਾਨਕਮਨੁਮ
ਨੈ॥ਐਸਾਵਰਤੁਰਹੀਜੈਪਾਡੇਹੋਰਬਹੁਤੁਸਿਖਕਿਆਦੀਜੈ॥੨॥ਪਉੜੀ॥
ਭੂਪਤਿਰਾਜੇਰੰਗਰਾਇਸੰਚਹਿਬਿਖੁਮਾਇਆ॥ਕਰਿਕਰਿਹੇਤੁਵਧਾਇਦੇਪਰਦਰਬੁਚੁ
ਰਾਇਆ॥ਪੁਤ੍ਰਕਲਤ੍ਰਨਵਿਸਹਹਿਬਹੁਪ੍ਰੀਤਿਲਗਾਇਆ॥ਵੇਖਦਿਆਹੀਮਾਇ

ਆਧੁਨਹਿਗਏਪਛੁਤਾਹਿਪਛੁਤਾਇਆ॥ਜਮਦਰਿਬਧੇਮਾਰੀਅਹਿਨਾਹਰਿਭਾਇ
ਆ॥੨੧॥ਸਲੋਕਮਃ੧॥ ਗਿਆਨਵਿਹੂਣਾਗਾਵੈਗੀਤ॥ਭੁਖੇਮੁਲਾਂਘਰੇਮ
ਸੀਤਿ॥ਮਖਟੂਹੋਇਕੈਕੰਨਪੜਾਏ॥ਫਕਰੁਕਰੇਹੋਰੁਜਾਤਿਗਵਾਏ॥ਗੁਰੁਪੀਰੁਸਦਾਏ
ਮੰਗਣਜਾਇ॥ਤਾਕੈਮੂਲਿਨਲਗੀਐਪਾਇ॥ਘਾਲਿਖਾਇਕਿਛੁਹਥਹੁਦੇਇ॥ਨਾ
ਨਕਰਾਹੁਪਛਾਣਹਿਸੇਇ॥੧॥ਮਃ੧॥ ਮਨਹੁਜਿਅੰਧੇਘੂਪਕਹਿਆਬਿਰਦੁਨਜਾਣ
ਨੀ॥ਮਨਿਅੰਧੈਊਂਧੈਕਵਲਿਦਿਸਨਿਖਰੇਕਰੂਪ॥ਇਕਿਕਹਿਜਾਣਨਿਕਹਿਆਬੁਝ
ਨਿਤੇਨਰਸੁਘੜਸਰੂਪ॥ਇਕਨਾਨਾਦਨਬੇਦਨਗੀਅਰਸੁਰਸਕਸਨਜਾਣੰਤਿ॥
ਇਕਨਾਸੁਧਿਨਬੁਧਿਨਅਕਲਿਸਰਅਖਰਕਾਭੇਉਨਲਹੰਤਿ॥ਨਾਨਕਤੇਨਰਅਸ
ਲਿਖਰਜਿਬਿਨੁਗੁਣਗਰਬੁਕਰੰਤਿ॥੨॥ਪਉੜੀ॥ ਗੁਰਮੁਖਿਸਭਪਵਿਤੁ
ਹੈਧਨੁਸੰਪੈਮਾਇਆ॥ਹਰਿਅਰਥਿਜੋਖਰਚਦੇਦੇਂਦੇਸੁਖੁਪਾਇਆ॥ਜੋਹਰਿਨਾਮੁ
ਧਿਆਇਦੇਤਿਨਤੋਟਿਨਆਇਆ॥ਗੁਰਮੁਖਾਂਨਦਰੀਆਵਦਾਮਾਇਆਸੁਟਿਪਾ
ਇਆ॥ਨਾਨਕਭਗਤਾਂਹੋਰੁਚਿਤਿਨਆਵਈਹਰਿਨਾਮਿਸਮਾਇਆ॥੨੨॥ਸਲੋ
ਕਮਃ੪॥ ਸਤਿਗੁਰੁਸੇਵਨਿਸੇਵਡਭਾਗੀ॥ਸਚੈਸਬਦਿਜਿਨਾਏਕਲਿਵਲਾ
ਗੀ॥ਗਿਰਹਕੁਟੰਬਮਹਿਸਹਜਿਸਮਾਧੀ॥ਨਾਨਕਨਾਮਿਰਤੇਸੇਸਚੇਬੈਰਾਗੀ॥੧॥ਮਃ੪
॥ਗਣਤੈਸੇਵਨਹੋਵਈਕੀਤਾਥਾਇਨਪਾਇ॥ਸਬਦੈਸਾਦੁਨਆਇਓਸਚਿਨਲਗੋ
ਭਾਉ॥ਸਤਿਗੁਰੁਪਿਆਰਾਨਲਗਈਮਨਹਠਿਆਵੈਜਾਇ॥ਜੇਇਕਵਿਖਅਗਾਹਾ
ਭਰੇਤਾਂਦਸਵਿਖਾਂਪਿਛਾਹਾਜਾਇ॥ਸਤਿਗੁਰਕੀਸੇਵਾਚਾਕਰੀਜੇਚਲਹਿਸਤਿਗੁਰਭਾ
ਇ॥ਆਪੁਗਵਾਇਸਤਿਗੁਰੂਨੋਮਿਲੈਸਹਜੇਰਹੈਸਮਾਇ॥ਨਾਨਕਤਿਨਾਨਾਮੁਨਵੀ
ਸਰੈਸਚੇਮੇਲਿਮਿਲਾਇ॥੨॥ਪਉੜੀ॥ ਖਾਨਮਲੂਕਕਹਾਇਦੇਕੋਰਹਣੁਨ
ਪਾਈ॥ਗੜ੍ਹਮੰਦਰਗਚਗੀਰੀਆਕਿਛੁਸਾਥਿਨਜਾਈ॥ਸੋਇਨਸਾਖਤਿਪਉਣਵੇਗ
ਧ੍ਰਿਗੁਧ੍ਰਿਗੁਚਤੁਰਾਈ॥ਛਤੀਹਅੰਮ੍ਰਿਤਪਰਕਾਰਕਰਹਿਬਹੁਮੈਲੁਵਧਾਈ॥ਨਾਨਕ
ਜੋਦੇਵੈਤਿਸਹਿਨਜਾਣਨੀਮਨਮੁਖਿਦੁਖੁਪਾਈ॥੨੩॥ਸਲੋਕਮਃ੩॥ ਪੜਿਪ
ੜਿਪੰਡਿਤਮੋਨੀਥਕੇਦੇਸੰਤਰਭਵਿਥਕੇਭੇਖਧਾਰੀ॥ਦੂਜੈਭਾਇਨਾਉਕਦੇਨਪਾਇਨਿ

ਦੁਖੁਲਾਗਾਅਤਿਭਾਰੀ॥ਮੂਰਖਅੰਧੇਤ੍ਰੈਗੁਣਸੇਵਹਿਮਾਇਆਕੈਬਿਉਹਾਰੀ॥ਅੰਦਰਿਕ
ਪਟੁਉਦਰੁਭਰਣਕੈਤਾਈਪਾਠੁਪੜਹਿਗਾਵਾਰੀ॥ਸਤਿਗੁਰੁਸੇਵੇਸੋਸੁਖੁਪਾਏਜਿਨਹਉ ੬੪੩
ਮੈਵਿਚਹੁਮਾਰੀ॥ਨਾਨਕਪੜਣਾਗੁਨਣਾਇਕੁਨਾਉਹੈਬੂਝੈਕੋਬੀਚਾਰੀ॥੧॥ਮਃ੩॥
ਨਾਂਗੇਆਵਣਾਨਾਂਗੇਜਾਣਾਹਰਿਹੁਕਮੁਪਾਇਆਕਿਆਕੀਜੈ॥ਜਿਸਕੀਵਸਤੁਸੋਈਲੈ
ਜਾਇਗਾਰੋਸੁਕਿਸੈਸਿਉਕੀਜੈ॥ਗੁਰਮੁਖਿਹੋਵੈਸੁਭਾਣਾਮੰਨੇਸਹਜੇਹਰਿਰਸੁਪੀਜੈ॥
ਨਾਨਕਸੁਖਦਾਤਾਸਦਾਸਲਾਹਿਹੁਰਸਨਾਰਾਮੁਰਵੀਜੈ॥੨॥ਪਉੜੀ॥ ਗੜਿਕ
ਇਆਸੀਗਾਰਬਹੁਭਾਂਤਿਬਣਾਈ॥ਰੰਗਪਰੰਗਕਤੀਫਿਆਪਹਿਰਹਿਧਰਮਾਈ॥ਲਾ
ਲਸੁਪੇਦਦੁਲੀਚਿਆਬਹੁਸਭਾਬਣਾਈ॥ਦੁਖੁਖਾਣਾਦੁਖੁਭੋਗਣਾਗਰਬੈਗਰਬਾਈ
॥ਨਾਨਕਨਾਮੁਨਚੇਤਿਓਅੰਤਿਲਏਛਡਾਈ॥੨੪॥ਸਲੋਕਮਃ੩॥ ਸਹਜੇਸੁਖਿ
ਸੁਤੀਸਬਦਿਸਮਾਇ॥ਆਪੇਪ੍ਰਭਿਮੇਲਿਲਈਗਲਿਲਾਇ॥ਦੁਬਿਧਾਚੂਕੀਸਹਜਿਸੁ
ਭਾਇ॥ਅੰਤਰਿਨਾਮੁਵਸਿਆਮਨਿਆਇ॥ਸੇਕੰਠਿਲਾਏਜਿਭੰਨਿਘੜਾਇ॥ਨਾਨਕ
ਜੋਧੁਰਿਮਿਲੇਸੇਹੁਣਿਆਣਿਮਿਲਾਇ॥੧॥ਮਃ੩॥ ਜਿਨੀਨਾਮੁਵਿਸਾਰਿਆਕਿ
ਆਜਪੁਜਾਪਹਿਹੋਰਿ॥ਬਿਸਟਾਅੰਦਰਿਕੀਟਸੇਮੁਠੇਧੰਧੈਚੋਰਿ॥ਨਾਨਕਨਾਮੁਨਵੀਸ
ਰੈਝੂਠੇਲਾਲਚਹੋਰਿ॥੨॥ਪਉੜੀ॥ ਨਾਮੁਸਲਾਹਨਿਨਾਮੁਮੰਨਿਅਸਥਿਰੁਜ
ਗਿਸੋਈ॥ਹਿਰਦੈਹਰਿਹਰਿਚਿਤਵੈਦੂਜਾਨਹੀਕੋਈ॥ਰੋਮਿਰੋਮਿਹਰਿਉਚਰੈਖਿਨੁਖਿਨੁ
ਹਰਿਸੋਈ॥ਗੁਰਮੁਖਿਜਨਮੁਸਕਾਰਥਾਨਿਰਮਲੁਮਲੁਖੋਈ॥ਨਾਨਕਜੀਵਦਾਪੁਰਖੁਧਿ
ਆਇਆਅਮਰਾਪਦੁਹੋਈ॥੨੫॥ਸਲੋਕੁਮਃ੩॥ ਜਿਨੀਨਾਮੁਵਿਸਾਰਿਆਬ
ਹੁਕਰਮਕਮਾਵਹਿਹੋਰਿ॥ਨਾਨਕਜਮਪੁਰਿਬਧੇਮਾਰੀਅਹਿਜਿਉਸੰਨੀਉਪਰਿਚੋਰ॥
੧॥ਮਃ੫॥ਧਰਤਿਸੁਹਾਵੜੀਆਕਾਸੁਸੁਹੰਦਾਜਪੰਦਿਆਹਰਿਨਾਉ॥ਨਾਨਕਨਾਮਵਿਹੂ
ਣਿਆਤਿਨਤਨਖਾਵਹਿਕਾਉ॥੨॥ਪਉੜੀ॥ ਨਾਮੁਸਲਾਹਨਿਭਾਉਕਰਿਨਿ
ਜਮਹਲੀਵਾਸਾ॥ਓਇਬਾਹੁੜਿਜੋਨਿਨਆਵਨੀਫਿਰਿਹੋਹਿਨਬਿਨਾਸਾ॥ਹਰਿਸੇਤੀ
ਰੰਗਿਰਵਿਰਹੇਸਭਸਾਸਗਿਰਾਸਾ॥ਹਰਿਕਾਰੰਗੁਕਦੇਨਉਤਰੈਗੁਰਮੁਖਿਪਰਗਾਸਾ॥
ਓਇਕਿਰਪਾਕਰਿਕੈਮੇਲਿਅਨੁਨਾਨਕਹਰਿਪਾਸਾ॥੨੬॥ਸਲੋਕਮਃ੩॥

ਜਿਚਰੁਇਹੁਮਨੁਲਹਰੀਵਿਚਿਹੈਹਉਮੈਬਹੁਤੁਅਹੰਕਾਰੁ॥ਸਬਦੈਸਾਦੁਨਆਵਈ
ਨਾਮਿਨਲਗੈਪਿਆਰੁ॥ਸੇਵਾਥਾਇਨਪਵਈਤਿਸਕੀਖਪਿਖਪਿਹੋਇਖੁਆਰੁ॥
ਨਾਨਕਸੇਵਕੁਸੋਈਆਖੀਐਜੋਸਿਰੁਧਰੇਉਤਾਰਿ॥ਸਤਿਗੁਰਕਾਭਾਣਾਮੰਨਿਲਏਸ
ਬਦੁਰਖੇਉਰਧਾਰਿ॥੧॥ਮਃ੩॥ਸੋਜਪੁਤਪੁਸੇਵਾਚਾਕਰੀਜੋਖਸਮੈਭਾਵੈ॥ਆਪੇਬਖ
ਸੇਮੇਲਿਲਏਆਪਤੁਗਵਾਵੈ॥ਮਿਲਿਆਕਦੇਨਵੀਛੁੜੈਜੋਤੀਜੋਤਿਮਿਲਾਵੈ॥ਨਾ
ਨਕਗੁਰਪਰਸਾਦੀਸੋਬੁਝਸੀਜਿਸੁਆਪਿਬੁਝਾਵੈ॥੨॥ਪਉੜੀ॥ ॥ਸਭੁਕੋਲੇ
ਖੇਵਿਚਿਹੈਮਨਮੁਖਅਹੰਕਾਰੀ॥ਹਰਿਨਾਮੁਕਦੇਨਚੇਤਈਜਮਕਾਲੁਸਿਰਿਮਾਰੀ॥
ਪਬਿਕਾਰਮਨੂਰਸਭਿਲਦੇਬਹੁਭਾਰੀ॥ਮਾਰਗੁਬਿਖਮੁਡਰਾਵਣਾਕਿਉਤਰੀਐਤਾਰੀ
॥ਨਾਨਕਗੁਰਿਰਾਖੇਸੇਉਬਰੇਹਰਿਨਾਮਿਉਧਾਰੀ॥੨੭॥ਸਲੋਕਮਃ੩ ॥ਵਿਣੁ
ਸਤਿਗੁਰਸੇਵੇਸੁਖੁਨਹੀਮਰਿਜੰਮਹਿਵਾਰੋਵਾਰ॥ਮੋਹਠਗਉਲੀਪਾਈਅਨੁਬਹੁਦੂ
ਜੈਭਾਇਵਿਕਾਰ॥ਇਕਿਗੁਰਪਰਸਾਦੀਉਬਰੇਤਿਸੁਜਨਕਉਕਰਹਿਸਭਿਨਮਸਕਾ
ਰ॥ਨਾਨਕਅਨਦਿਨੁਨਾਮੁਧਿਆਇਤੂੰਅੰਤਰਿਜਿਤੁਪਾਵਹਿਮੋਖਦੁਆਰ॥੧॥ਮਃ੩
॥ਮਾਇਆਮੋਹਿਵਿਸਾਰਿਆਸਚੁਮਰਣਾਹਰਿਨਾਮੁ॥ਧੰਧਾਕਰਤਿਆਜਨਮੁਗਇ
ਆਅੰਦਰਿਦੁਖੁਸਹਾਮੁ॥ਨਾਨਕਸਤਿਗੁਰੁਸੇਵਿਸੁਖੁਪਾਇਆਜਿਨਪੂਰਬਿਲਿਖਿ
ਆਕਰਾਮੁ॥੨॥ਪਉੜੀ॥ ॥ਲੇਖਾਪੜੀਐਹਰਿਨਾਮੁਫਿਰਿਲੇਖੁਨਹੋਈ॥
ਪੁਛਿਨਸਕੈਕੋਇਹਰਿਦਰਿਸਦਢੋਈ॥ਜਮਕਾਲੁਮਿਲੈਦੇਭੇਟਸੇਵਕੁਨਿਤਹੋਈ॥
ਪੂਰੇਗੁਰਤੇਮਹਲੁਪਾਇਆਪਤਿਪਰਗਟੁਲੋਈ॥ਨਾਨਕਅਨਹਦਧੁਨੀਦਰਿਵਜਦੇ
ਮਿਲਿਆਹਰਿਸੋਈ॥੨੮॥ਸਲੋਕਮਃ੩ ॥ਗੁਰਕਾਕਹਿਆਜੇਕਰੇਸੁਖੀਹੂ
ਸੁਖੁਸਾਰੁ॥ਗੁਰਕੀਕਰਣੀਭਉਕਟੀਐਨਾਨਕਪਾਵਹਿਪਾਰੁ॥੧॥ਮਃ੩॥ਸਚੁਪੁਰਾ
ਣਾਨਾਥੀਐਨਾਮੁਨਮੈਲਾਹੋਇ॥ਗੁਰਕੈਭਾਣੈਜੇਚਲੈਬਹੁੜਿਨਆਵਣੁਹੋਇ॥ਨਾ
ਨਕਨਾਮਿਵਿਸਾਰਿਐਆਵਣਜਾਣਾਦੋਇ॥੨॥ਪਉੜੀ॥ ॥ਮੰਗਤਜਨੁਜਾਚੈ
ਦਾਨੁਹਰਿਦੇਹੁਸੁਭਾਇ॥ਹਰਿਦਰਸਨਕੀਪਿਆਸਹੈਦਰਸਨਿਤ੍ਰਿਪਤਾਇ॥ਖਿਨੁਪ
ਲੁਘੜੀਨਜੀਵਊਬਿਨੁਦੇਖੇਮਰਾਂਮਾਇ॥ਸਤਿਗੁਰਿਨਾਲਿਦਿਖਾਲਿਆਰਵਿਰ

ਹਿਆਸਭਥਾਇ॥ਸੁਤਿਆਆਪਿਉਠਾਲਿਦੇਇਨਾਨਕਲਿਵਲਾਇ॥੨੯॥
ਸਲੋਕਮਃ੩ ॥ਮਨਮੁਖਿਬੋਲਿਨਜਾਣਨੀਓਨਾਅੰਦਰਿਕਾਮੁਕ੍ਰੋਧੁਅਹੰਕਾਰੁ॥ਥਾਉਕੁਥ
ਉਨਜਾਣਨੀਸਦਾਚਿਤਵਹਿਬਿਕਾਰ॥ਦਰਗਹਲੇਖਾਮੰਗੀਐਓਥੈਹੋਹਿਕੂੜਿਆਰ॥ਆ
ਪੇਸ੍ਰਿਸਟਿਉਪਾਈਅਨੁਆਪਿਕਰੇਬੀਚਾਰੁ॥ਨਾਨਕਕਿਸਨੋਆਖੀਐਸਭੁਵਰਤੈਆਪਿਸ
ਚਿਆਰੁ॥੧॥ਮਃ੩ ॥ਹਰਿਗੁਰਮੁਖਿਤਿਨੀਅਰਾਧਿਆਜਿਨਕਰਮਿਪਰਾਪਤਿਹੋਇ॥
ਨਾਨਕਹਉਬਲਿਹਾਰੀਤਿਨਕਉਜਿਨਹਰਿਮਨਿਵਸਿਆਸੋਇ॥੨॥ਪਉੜੀ॥
ਆਸਕਰੇਸਭੁਲੋਕੁਬਹੁਜੀਵਣੁਜਾਣਿਆ॥ਨਿਤਜੀਵਣਕਉਚਿਤੁਗੜ੍ਹਮੰਡਪਸਵਾ
ਰਿਆ॥ਵਲਵੰਚਕਰਿਉਪਾਵਮਾਇਆਹਿਰਿਆਣਿਆ॥ਜਮਕਾਲੁਨਿਹਾਲੇਸਾਸ
ਆਵਘਟੈਬੇਤਾਲਿਆ॥ਨਾਨਕਗੁਰਸਰਣਾਈਉਬਰੇਹਰਿਗੁਰਰਖਵਾਲਿਆ॥੩੦॥
ਸਲੋਕਮਃ੩ ॥ਪੜਿਪੜਿਪੰਡਿਤਵਾਦੁਵਖਾਣਦੇਮਾਇਆਮੋਹੁਸੁਆਇ॥ਦੂ
ਜੈਭਾਇਨਾਮੁਵਿਸਾਰਿਆਮਨਮੂਰਖਮਿਲੈਸਜਾਇ॥ਜਿਨਿਕੀਤੇਤਿਸੈਨਸੇਵਨੀਦੇਦਾਰਿ
ਜਕੁਸਮਾਇ॥ਜਮਕਾਫਾਹਾਗਲਹੁਨਕਟੀਐਫਿਰਿਫਿਰਿਆਵਹਿਜਾਇ॥ਜਿਨਕ
ਉਪੂਰਬਿਲਿਖਿਆਸਤਿਗੁਰੁਮਿਲਿਆਤਿਨਆਇ॥ਅਨਦਿਨੁਨਾਮੁਧਿਆਇਦੇਨਾ
ਨਕਸਚਿਸਮਾਇ॥੧॥ਮਃ੩॥ਸਚੁਵਣਜਹਿਸਚੁਸੇਵਦੇਜਿਗੁਰਮੁਖਿਪੈਰੀਪਾਹਿ॥
ਨਾਨਕਗੁਰਕੈਭਾਣੈਜੇਚਲਹਿਸਹਜੇਸਚਿਸਮਾਹਿ॥੨॥ਪਉੜੀ॥ ॥ਆਸਾਵਿਚਿ
ਅਤਿਦੁਖੁਘਣਾਮਨਮੁਖਿਚਿਤੁਲਾਇਆ॥ਗੁਰਮੁਖਿਭਏਨਿਰਾਸਪਰਮਸੁਖੁਪਾਇ
ਆ॥ਵਿਚੇਗਿਰਹਉਦਾਸਅਲਿਪਤਲਿਵਲਾਇਆ॥ਓਨਾਸੋਗੁਵਿਜੋਗੁਨਵਿਆ
ਪਈਹਰਿਭਾਣਾਭਾਇਆ॥ਨਾਨਕਹਰਿਸੇਤੀਸਦਾਰਵਿਰਹੇਧੁਰਿਲਏਮਿਲਾਇਆ॥
੩੧॥ਸਲੋਕਮਃ੩ ॥ਪਰਾਈਅਮਾਣਕਿਉਰਖੀਐਦਿਤੀਹੀਸੁਖੁਹੋਇ॥ਗੁਰਕਾ
ਸਬਦੁਗੁਰਥੈਟਿਕੈਹੋਰਥੈਪਰਗਟੁਨਹੋਇ॥ਅੰਨ੍ਹੇਵਸਿਮਾਣਕੁਪਇਆਘਰਿਘਰਿ
ਵੇਚਣਜਾਇ॥ਓਨਾਪਰਖਨਆਵਈਅਢੁਨਪਲੈਪਾਇ॥ਜੇਆਪਿਪਰਖਨਆਵਈ
ਤਾਂਪਾਰਖੀਆਥਾਵਹੁਲਇਓਪਰਖਾਇ॥ਜੇਓਸੁਨਾਲਿਚਿਤੁਲਾਏਤਾਂਵਥੁਲਹੈਨਉ
ਨਿਧਿਪਲੈਪਾਇ॥ਘਰਿਹੋਦੈਧਨਿਜਗੁਭੁਖਾਮੁਆਬਿਨੁਸਤਿਗੁਰਸੋਝੀਨਹੋਇ॥ਸ

ਬਦੁ ਸੀਤਲੁ ਮਨਿ ਤਨਿ ਵਸੈ ਤਿਥੈ ਸੋਗੁ ਵਿਜੋਗੁ ਨ ਕੋਇ ॥ ਵਸਤੁ ਪਰਾਈ ਆਪਿ ਗਰਬੁ ਕਰੇ ਮੂਰਖੁ ਆਪੁ ਗਣਾਏ ॥ ਨਾਨਕ ਬਿਨੁ ਬੂਝੇ ਕਿਨੈ ਨ ਪਾਇਓ ਫਿਰਿ ਫਿਰਿ ਆਵੈ ਜਾਏ ॥੧॥ ਮਃ ੩ ॥ ਮਨਿ ਅਨਦੁ ਭਇਆ ਮਿਲਿਆ ਹਰਿ ਪ੍ਰੀਤਮੁ ਸਰਸੇ ਸਜਣ ਸੰਤ ਪਿਆਰੇ ॥ ਜੋ ਧੁਰਿ ਮਿਲੇ ਨ ਵਿਛੁੜਹਿ ਕਬਹੂ ਜਿ ਆਪਿ ਮੇਲੇ ਕਰਤਾਰੇ ॥ ਅੰਤਰਿ ਸਬਦੁ ਰਵਿਆ ਗੁਰੁ ਪਾਇਆ ਸਗਲੇ ਦੂਖ ਨਿਵਾਰੇ ॥ ਹਰਿ ਸੁਖਦਾਤਾ ਸਦਾ ਸਲਾਹੀ ਅੰਤਰਿ ਰਖਾਂ ਉਰ ਧਾਰੇ ॥ ਮਨਮੁਖੁ ਤਿਨ ਕੀ ਬਖੀਲੀ ਕਿ ਕਰੇ ਜਿ ਸਚੈ ਸਬਦਿ ਸਵਾਰੇ ॥ ਓਨਾ ਦੀ ਆਪਿ ਪਤਿ ਰਖਸੀ ਮੇਰਾ ਪਿਆਰਾ ਸਰਣਾਗਤਿ ਪਏ ਗੁਰ ਦੁਆਰੇ ॥ ਨਾਨਕ ਗੁਰਮੁਖਿ ਸੇ ਸੁਹੇਲੇ ਭਏ ਮੁਖ ਊਜਲ ਦਰਬਾਰੇ ॥੨॥ ਪਉੜੀ ॥ ਇਸਤਰੀ ਪੁਰਖੈ ਬਹੁ ਪ੍ਰੀਤਿ ਮਿਲਿ ਮੋਹੁ ਵਧਾਇਆ ॥ ਪੁਤ੍ਰੁ ਕਲਤ੍ਰੁ ਨਿਤ ਵੇਖੈ ਵਿਗਸੈ ਮੋਹਿ ਮਾਇਆ ॥ ਦੇਸਿ ਪਰਦੇਸਿ ਧਨੁ ਚੋਰਾਇ ਆਣਿ ਮੁਹਿ ਪਾਇਆ ॥ ਅੰਤਿ ਹੋਵੈ ਵੈਰ ਵਿਰੋਧੁ ਕੋ ਸਕੈ ਨ ਛਡਾਇਆ ॥ ਨਾਨਕ ਵਿਣੁ ਨਾਵੈ ਧ੍ਰਿਗੁ ਮੋਹੁ ਜਿਤੁ ਲਗਿ ਦੁਖੁ ਪਾਇਆ ॥੩॥ ਸਲੋਕ ਮਃ ੩ ॥ ਗੁਰਮੁਖਿ ਅੰਮ੍ਰਿਤੁ ਨਾਮੁ ਹੈ ਜਿਤੁ ਖਾਧੈ ਸਭ ਭੁਖ ਜਾਇ ॥ ਤ੍ਰਿਸਨਾ ਮੂਲਿ ਨ ਹੋਵਈ ਨਾਮੁ ਵਸੈ ਮਨਿ ਆਇ ॥ ਬਿਨੁ ਨਾਵੈ ਜਿ ਹੋਰੁ ਖਾਣਾ ਤਿਤੁ ਰੋਗੁ ਲਗੈ ਤਨਿ ਧਾਇ ॥ ਨਾਨਕ ਰਸ ਕਸ ਸਬਦੁ ਸਲਾਹਣਾ ਆਪੇ ਲਏ ਮਿਲਾਇ ॥੧॥ ਮਃ ੩ ॥ ਜੀਆ ਅੰਦਰਿ ਜੀਉ ਸਬਦੁ ਹੈ ਜਿਤੁ ਸਹ ਮੇਲਾਵਾ ਹੋਇ ॥ ਬਿਨੁ ਸਬਦੈ ਜਗਿ ਆਨੇ੍ਰੁ ਹੈ ਸਬਦੇ ਪਰਗਟੁ ਹੋਇ ॥ ਪੰਡਿਤ ਮੋਨੀ ਪੜਿ ਪੜਿ ਥਕੇ ਭੇਖ ਥਕੇ ਤਨੁ ਧੋਇ ॥ ਬਿਨੁ ਸਬਦੈ ਕਿਨੈ ਨ ਪਾਇਓ ਦੁਖੀਏ ਚਲੇ ਰੋਇ ॥ ਨਾਨਕ ਨਦਰੀ ਪਾਈਐ ਕਰਮਿ ਪਰਾਪਤਿ ਹੋਇ ॥੨॥ ਪਉੜੀ ॥ ਇਸਤ੍ਰੀ ਪੁਰਖੈ ਅਤਿ ਨੇਹੁ ਬਹਿ ਮੰਦੁ ਪਕਾਇਆ ॥ ਦਿਸਦਾ ਸਭੁ ਕਿਛੁ ਚਲਸੀ ਮੇਰੇ ਪ੍ਰਭ ਭਾਇਆ ॥ ਕਿਉ ਰਹੀਐ ਥਿਰੁ ਜਗਿ ਕੋ ਕਢਹੁ ਉਪਾਇਆ ॥ ਗੁਰ ਪੂਰੇ ਕੀ ਚਾਕਰੀ ਥਿਰੁ ਕੰਧੁ ਸਬਾਇਆ ॥ ਨਾਨਕ ਬਖਸਿ ਮਿਲਾਇਅਨੁ ਹਰਿ ਨਾਮਿ ਸਮਾਇਆ ॥੪॥ ਸਲੋਕ ਮਃ ੩ ॥ ਮਾਇਆ ਮੋਹਿ ਵਿਸਾਰਿਆ ਗੁਰ ਕਾ ਭਉ ਹੇਤੁ ਅਪਾਰੁ ॥ ਲੋਭਿ ਲਹਰਿ ਸੁਧਿ ਮਤਿ ਗਈ ਸਚਿ ਨ ਲਗੈ ਪਿਆਰੁ ॥ ਗੁਰਮੁਖਿ ਜਿਨਾ ਸਬਦੁ ਮਨਿ ਵਸੈ ਦਰਗਹ ਮੋਖ ਦੁਆਰੁ ॥ ਨਾਨਕ ਆਪੇ ਮੇਲਿ ਲਏ ਆਪੇ ਬਖਸਣਹਾਰੁ ॥੧॥ ਮਃ ੪ ॥

ਨਾਨਕ ਜਿਸੁ ਬਿਨੁ ਘੜੀ ਨ ਜੀਵਣਾ ਵਿਸਰੇ ਸਰੈ ਨ ਬਿੰਦ ॥ ਤਿਸੁ ਸਿਉ ਕਿਉ ਮਨ ਰੂਸੀਐ ਜਿਸਹਿ ਹਮਾਰੀ ਚਿੰਦ ॥੨॥ ਮਃ ੪ ॥ ਸਾਵਣੁ ਆਇਆ ਝਿਮਝਿਮਾ ਹਰਿ ਗੁਰਮੁਖਿ ਨਾਮੁ ਧਿਆਇ ॥ ਦੁਖ ਭੁਖ ਕਾੜਾ ਸਭੁ ਚੁਕਾਇਸੀ ਮੀਹੁ ਵੁਠਾ ਛਹਬਰ ਲਾਇ ॥ ਸਭ ਧਰਤਿ ਭਈ ਹਰੀਆਵਲੀ ਅੰਨੁ ਜੰਮਿਆ ਬੋਹਲ ਲਾਇ ॥ ਹਰਿ ਅਚਿੰਤੁ ਬੁਲਾਵੈ ਕ੍ਰਿਪਾ ਕਰਿ ਹਰਿ ਆਪੇ ਪਾਵੈ ਥਾਇ ॥ ਹਰਿ ਤਿਸਹਿ ਧਿਆਵਹੁ ਸੰਤ ਜਨਹੁ ਜੁ ਅੰਤੇ ਲਏ ਛਡਾਇ ॥ ਹਰਿ ਕੀਰਤਿ ਭਗਤਿ ਅਨੰਦੁ ਹੈ ਸਦਾ ਸੁਖੁ ਵਸੈ ਮਨਿ ਆਇ ॥ ਜਿਨਾ ਗੁਰਮੁਖਿ ਨਾਮੁ ਅਰਾਧਿਆ ਤਿਨਾ ਦੁਖ ਭੁਖ ਲਹਿ ਜਾਇ ॥ ਜਨ ਨਾਨਕੁ ਤ੍ਰਿਪਤੈ ਗਾਇ ਗੁਣ ਹਰਿ ਦਰਸਨੁ ਦੇਹੁ ਸੁਭਾਇ ॥੩॥ ਪਉੜੀ ॥ ਗੁਰ ਪੂਰੇ ਕੀ ਦਾਤਿ ਨਿਤ ਦੇਵੈ ਚੜੈ ਸਵਾਈਆ ॥ ਤੁਸਿ ਦੇਵੈ ਆਪਿ ਦਇਆਲੁ ਨ ਛਪੈ ਛਪਾਈਆ ॥ ਹਿਰਦੈ ਕਵਲੁ ਪ੍ਰਗਾਸੁ ਉਨਮਨਿ ਲਿਵ ਲਾਈਆ ॥ ਜੇ ਕੋ ਕਰੇ ਉਸ ਦੀ ਰੀਸ ਸਿਰਿ ਛਾਈ ਪਾਈਆ ॥ ਨਾਨਕ ਅਪੜਿ ਕੋਇ ਨ ਸਕਈ ਪੂਰੇ ਸਤਿਗੁਰ ਕੀ ਵਡਿਆਈਆ ॥੫॥ ਸਲੋਕ ਮਃ ੩ ॥ ਅਮਰੁ ਵੇਪਰਵਾਹੁ ਹੈ ਤਿਸੁ ਨਾਲਿ ਸਿਆਣਪ ਨ ਚਲਈ ਨ ਹੁਜਤਿ ਕਰਣੀ ਜਾਇ ॥ ਆਪੁ ਛੋਡਿ ਸਰਣਾਇ ਪਵੈ ਮੰਨਿ ਲਏ ਰਜਾਇ ॥ ਗੁਰਮੁਖਿ ਜਮ ਡੰਡੁ ਨ ਲਗਈ ਹਉਮੈ ਵਿਚਹੁ ਜਾਇ ॥ ਨਾਨਕ ਸੇਵਕੁ ਸੋਈ ਆਖੀਐ ਜਿ ਸਚਿ ਰਹੈ ਲਿਵ ਲਾਇ ॥੧॥ ਮਃ ੩ ॥ ਦਾਤਿ ਜੋਤਿ ਸਭ ਸੂਰਤਿ ਤੇਰੀ ॥ ਬਹੁਤੁ ਸਿਆਣਪ ਹਉਮੈ ਮੇਰੀ ॥ ਬਹੁ ਕਰਮ ਕਮਾਵਹਿ ਲੋਭਿ ਮੋਹਿ ਵਿਆਪੇ ਹਉਮੈ ਕਦੇ ਨ ਚੁਕੈ ਫੇਰੀ ॥ ਨਾਨਕ ਆਪਿ ਕਰਾਏ ਕਰਤਾ ਜੋ ਤਿਸੁ ਭਾਵੈ ਸਾਈ ਗਲ ਚੰਗੇਰੀ ॥੨॥ ਪਉੜੀ ਮਃ ੫ ॥ ਸਚੁ ਖਾਣਾ ਸਚੁ ਪੈਨਣਾ ਸਚੁ ਨਾਮੁ ਅਧਾਰੁ ॥ ਗੁਰਿ ਪੂਰੈ ਮੇਲਾਇਆ ਪ੍ਰਭੁ ਦੇਵਣਹਾਰੁ ॥ ਭਾਗੁ ਪੂਰਾ ਤਿਨ ਜਾਗਿਆ ਜਪਿਆ ਨਿਰੰਕਾਰੁ ॥ ਸਾਧੂ ਸੰਗਤਿ ਲਗਿਆ ਤਰਿਆ ਸੰਸਾਰੁ ॥ ਨਾਨਕ ਸਿਫਤਿ ਸਲਾਹ ਕਰਿ ਪ੍ਰਭ ਕਾ ਜੈਕਾਰੁ ॥੬॥ ਸਲੋਕ ਮਃ ੫ ॥ ਸਭੇ ਜੀਅ ਸਮਾਲਿ ਅਪਣੀ ਮਿਹਰ ਕਰੁ ॥ ਅੰਨੁ ਪਾਣੀ ਮੁਚੁ ਉਪਾਇ ਦੁਖ ਦਾਲਦੁ ਭੰਨਿ ਤਰੁ ॥ ਅਰਦਾਸਿ ਸੁਣੀ ਦਾਤਾਰਿ ਹੋਈ ਸਿਸਟਿ ਠਰੁ ॥ ਲੇਵਹੁ ਕੰਠਿ ਲਗਾਇ ਅਪਦਾ ਸਭ ਹਰੁ ॥ ਨਾਨਕ ਨਾਮੁ ਧਿਆਇ ਪ੍ਰਭ ਕਾ ਸਫਲੁ ਘਰੁ ॥੧॥ ਮਃ ੫ ॥ ਵੁਠੇ ਮੇਘ ਸੁਹਾਵਣੇ ਹੁਕਮੁ ਕੀਤਾ ਕਰਤਾਰਿ ॥

ਰਿਜਕੁਉਪਾਇਓਨੁਅਗਲਾਠਾਂਢਿਪਈਸੰਸਾਰਿ॥ਤਨੁਮਨੁਹਰਿਆਹੋਇਆਸਿ
ਮਰਤਅਗਮਅਪਾਰ॥ਕਰਿਕਿਰਪਾਪ੍ਰਭਆਪਣੀਸਚੇਸਿਰਜਣਹਾਰ॥ਕੀਤਾਲੋ
ੜਹਿਸੋਕਰਹਿਨਾਨਕਸਦਬਲਿਹਾਰ॥੨॥ਪਉੜੀ॥ ॥ਵਡਾਆਪਿਅਗੰਮੁਹੈ
ਵਡੀਵਡਿਆਈ॥ਗੁਰਸਬਦੀਵੇਖਿਵਿਗਸਿਆਅੰਤਰਿਸਾਂਤਿਆਈ॥ਸਭੁਆ
ਪੇਆਪਿਵਰਤਦਾਆਪੇਹੈਭਾਈ॥ਆਪਿਨਾਥੁਸਭਨਥੀਅਨੁਸਭਹੁਕਮਿਚਲਾਈ
॥ਨਾਨਕਹਰਿਭਾਵੈਸੋਕਰੇਸਭਚਲੈਰਜਾਈ॥੩੬॥੧॥

ਰਾਗੁਸਾਰੰਗਬਾਣੀਭਗਤਾਕੀਕਬੀਰਜੀ॥ ੴਸਤਿਗੁਰਪ੍ਰਸਾਦਿ॥
ਕਹਾਨਰਗਰਬਸਿਥੋਰੀਬਾਤ॥ਮਨਦਸਨਾਜੁਟਕਾਚਾਰਿਗਾਂਠੀਐਂਡੌਟੇਢੌਜਾਤ॥੧॥
ਰਹਾਉ॥ਬਹੁਤੁਪ੍ਰਤਾਪੁਗਾਂਉਸਉਪਾਏਦੁਇਲਖਟਕਾਬਰਾਤ॥ਦਿਵਸਚਾਰਿਕੀ
ਕਰਹੁਸਾਹਿਬੀਜੈਸੇਬਨਹਰਪਾਤ॥੧॥ਨਾਕੋਊਲੈਆਇਓਇਹੁਧਨੁਨਾਕੋਊਲੈਜ
ਤੁ॥ਰਾਵਨਹੂੰਤੇਅਧਿਕਛਤ੍ਰਪਤਿਖਿਨਮਹਿਗਏਬਿਲਾਤ॥੨॥ਹਰਿਕੇਸੰਤਸਦ
ਥਿਰੁਪੂਜਹੁਜੋਹਰਿਨਾਮੁਜਪਾਤ॥ਜਿਨਕਉਕ੍ਰਿਪਾਕਰਤਹੈਗੋਬਿਦੁਤੇਸਤਸੰਗਿਮਿ
ਲਾਤ॥੩॥ਮਾਤਪਿਤਾਬਨਿਤਾਸੁਤਸੰਪਤਿਅੰਤਿਨਚਲਤਸੰਗਾਤ॥ਕਹਤਕਬੀ
ਰਰਾਮੁਭਜਹੁਬਉਰੇਜਨਮੁਅਕਾਰਥਜਾਤ॥੪॥੧॥ ॥ਰਾਜਾਸ੍ਰਮਮਿਤਿਨਹੀ
ਜਾਨੀਤੇਰੀ॥ਤੇਰੇਸੰਤਨਕੀਹਉਚੇਰੀ॥੧॥ਰਹਾਉ॥ਹਸਤੋਜਾਇਸੁਰੋਵਤੁਆਵੈਰੋਵਤੁ
ਜਾਇਸੁਹਸੈ॥ਬਸਤੋਹੋਇਹੋਇਸੁਊਜਰੁਊਜਰੁਹੋਇਸੁਬਸੈ॥੧॥ਜਲਤੇਥਲ
ਕਰਿਥਲਤੇਕੂਆਕੂਪਤੇਮੇਰੁਕਰਾਵੈ॥ਧਰਤੀਤੇਆਕਾਸਚਢਾਵੈਚਢੇਆਕਾਸਗਿਰਾਵੈ
॥੨॥ਭੇਖਾਰੀਤੇਰਾਜੁਕਰਾਵੈਰਾਜਾਤੇਭੇਖਾਰੀ॥ਖਲਮੂਰਖਤੇਪੰਡਿਤੁਕਰਿਬੋਪੰਡਿਤ
ਤੇਮੁਗਧਾਰੀ॥੩॥ਨਾਰੀਤੇਜੋਪੁਰਖੁਕਰਾਵੈਪੁਰਖਨਤੇਜੋਨਾਰੀ॥ਕਹੁਕਬੀਰਸਾਧੂਕੋ
ਪ੍ਰੀਤਮੁਤਿਸੁਮੂਰਤਿਬਲਿਹਾਰੀ॥੪॥੨॥

ਸਾਰੰਗਬਾਣੀਨਾਮਦੇਉਜੀਕੀ॥ ੴਸਤਿਗੁਰਪ੍ਰਸਾਦਿ॥
ਕਾਏਂਰੇਮਨਬਿਖਿਆਬਨਜਾਇ॥ਭੂਲੌਰੇਠਗਮੂਰੀਖਾਇ॥੧॥ਰਹਾਉ॥ਜੈਸੇਮੀਨੁ

ਸਿਰਿਹੈ॥ਕਾਲਜਾਲਕੀਸੁਧਿਨਹੀਲਹੈ॥ਜਿਹਬਾਸੁਆਦੀਲੀਲਿਤਲੋਹਾ॥ਐਸੇ
ਸੇਕਨਿਕਕਾਮਨੀਬਾਧਿਓਮੋਹਾ॥੧॥ਜਿਉਮਧੁਮਾਖੀਸੰਚੈਅਪਾਰ॥ਮਧੁਲੀਨੋਮੁਖਿਦੀ ੬੪੬
ਨੀਛਾਰੁ॥ਗਊਬਾਛਕਉਸੰਚੈਖੀਰੁ॥ਗਲਾਬਾਂਧਿਦੁਹਿਲੇਇਅਹੀਰੁ॥੨॥ਮਾਇਆ
ਕਾਰਨਸ੍ਰਮੁਅਤਿਕਰੈ॥ਸੋਮਾਇਆਲੈਗਾਡੈਧਰੈ॥ਅਤਿਸੰਚੈਸਮਝੈਨਹੀਮੂੜ੍ਹ॥ਧਨੁ
ਧਰਤੀਤਨੁਹੋਇਗਇਓਧੂੜਿ॥੩॥ਕਾਮਕ੍ਰੋਧਤ੍ਰਿਸਨਾਅਤਿਜਰੈ॥ਸਾਧਸੰਗਤਿਕਬਹੂ
ਨਹੀਕਰੈ॥ਕਹਤਨਾਮਦੇਉਤਾਚੀਆਣਿ॥ਨਿਰਭੈਹੋਇਭਜੀਐਭਗਵਾਨੁ॥੪॥੧॥
॥ਬਦਹੁਕੀਨਹੋੜਮਾਧਉਮੋਸਿਉ॥ਠਾਕੁਰਤੇਜਨੁਜਨਤੇਠਾਕੁਰੁਖੇਲੁਪਰਿਓਹੈਤੋ
ਸਿਉ॥੧॥ਰਹਾਉ॥ਆਪਨਦੇਉਦੇਹੁਰਾਆਪਨਆਪਲਗਾਵੈਪੂਜਾ॥ਜਲਤੇਤ
ਰੰਗਤਰੰਗਤੇਹੈਜਲੁਕਹਨਸੁਨਨਕਉਦੂਜਾ॥੧॥ਆਪਹਿਗਾਵੈਆਪਹਿਨਾਚੈਆ
ਪਿਬਜਾਵੈਤੂਰਾ॥ਕਹਤਨਾਮਦੇਉਤੂੰਮੇਰੋਠਾਕੁਰੁਜਨੁਊਰਾਤੂਪੂਰਾ॥੨॥੨॥
ਦਾਸਅਨਿੰਨਮੇਰੋਨਿਜਰੂਪ॥ਦਰਸਨਨਿਮਖਤਾਪਤ੍ਰਈਮੋਚਨਪਰਸਤਮੁਕਤਿਕਰਤ
ਗ੍ਰਿਹਕੂਪ॥੧॥ਰਹਾਉ॥ਮੇਰੀਬਾਂਧੀਭਗਤੁਛਡਾਵੈਬਾਂਧੈਭਗਤੁਨਛੂਟੈਮੋਹਿ॥ਏਕਸ
ਮੈਮੋਕਉਗਹਿਬਾਂਧੈਤਉਫੁਨਿਮੋਪੈਜਬਾਬੁਨਹੋਇ॥੧॥ਮੈਗੁਨਬੰਧਸਗਲਕੀਜੀਵ
ਨਿਮੇਰੀਜੀਵਨਿਮੇਰੇਦਾਸ॥ਨਾਮਦੇਵਜਾਕੇਜੀਅਐਸੀਤੈਸੋਤਾਕੈਪ੍ਰੇਮਪ੍ਰਗਾਸ॥੨॥
੩॥

ਸਾਰੰਗ ੴਸਤਿਗੁਰਪ੍ਰਸਾਦਿ॥
ਤੈਨਰਕਿਆਪੁਰਾਨੁਸੁਨਿਕੀਨਾ॥ਅਨਪਾਵਨੀਭਗਤਿਨਹੀਉਪਜੀਭੂਖੈਦਾਨੁਨਦੀਨਾ
॥੧॥ਰਹਾਉ॥ਕਾਮੁਨਬਿਸਰਿਓਕ੍ਰੋਧੁਨਬਿਸਰਿਓਲੋਭੁਨਛੂਟਿਓਦੇਵਾ॥ਪਰਨਿੰਦਾ
ਮੁਖਤੇਨਹੀਛੂਟੀਨਿਫਲਭਈਸਭਸੇਵਾ॥੧॥ਬਾਟਪਾਰਿਘਰੁਮੂਸਿਬਿਰਾਨੋਪੇਟੁਭਰੈ
ਅਪ੍ਰਾਧੀ॥ਜਿਹਿਪਰਲੋਕਜਾਇਅਪਕੀਰਤਿਸੋਈਅਬਿਦਿਆਸਾਧੀ॥੨॥ਹਿੰ
ਸਾਤਉਮਨਤੇਨਹੀਛੂਟੀਜੀਅਦਇਆਨਹੀਪਾਲੀ॥ਪਰਮਾਨੰਦਸਾਧਸੰਗਤਿਮਿ
ਲਿਕਥਾਪੁਨੀਤਨਚਾਲੀ॥੩॥੧॥੬॥
ਛਾਡਿਮਨਹਰਿਬਿਮੁਖਨਕੋਸੰਗੁ॥ ਸਾਰੰਗਮਹਲਾ੫ਸੂਰਦਾਸ ੴਸਤਿਗੁਰਪ੍ਰਸਾਦਿ॥

ਹਰਿਕੇਸੰਗਬਸੇਹਰਿਲੋਕਾਤਨੁਮਨੁਅਰਪਿਸਰਬਸੁਸਭੁਅਰਪਿਓਅਨਦਸਹ
ਜਧੁਨਿਝੋਕਾ॥੧॥ਰਹਾਉ॥ਦਰਸਨੁਪੇਖਿਭਏਨਿਰਬਿਖਈਪਾਏਹੈਸਗਲੇਥੋਕਾ॥
ਆਨਬਸਤੁਸਿਉਕਾਜੁਨਕਛੂਐਸੁੰਦਰਬਦਨਅਲੋਕਾ॥੧॥ਸਿਆਮਸੁੰਦਰਤਜਿ
ਆਨਜੁਚਾਹਤਜਿਉਕੁਸਟੀਤਨਿਜੋਕਾ॥ਸੂਰਦਾਸਮਨੁਪ੍ਰਭਿਹਥਿਲੀਨੋਦੀਨੋਇਹੁ
ਪਰਲੋਕਾ॥੨॥੧॥੮॥

ਸਾਰਗਕਬੀਰਜੀਉ॥ ੴਸਤਿਗੁਰਪ੍ਰਸਾਦਿ॥

ਹਰਿਬਿਨੁਕਉਨੁਸਹਾਈਮਨਕਾ॥ਮਾਤਪਿਤਾਭਾਈਸੁਤਬਨਿਤਾਹਿਤੁਲਾਗੋਸਭ
ਫਨਕਾ॥੧॥ਰਹਾਉ॥ਆਗੇਕਉਕਿਛੁਤੁਲਹਾਬਾਂਧਹੁਕਿਆਭਰਵਾਸਾਧਨਕ
ਕਹਾਬਿਸਾਸਾਇਸਭਾਂਡੇਕਾਇਤਨਕੁਲਾਗੈਠਨਕਾ॥੧॥ਸਗਲਧਰਮਪੁੰਨ
ਫਲਪਾਵਹੁਧੂਰਿਬਾਂਛਹੁਸਭਜਨਕਾ॥ਕਹੈਕਬੀਰੁਸੁਨਹੁਰੇਸੰਤਹੁਇਹੁਮ
ਨੁਉਡਨਪੰਖੇਰੂਬਨਕਾ॥੨॥੧॥੯॥

ੴਸਤਿਨਾਮੁਕਰਤਾਪੁਰਖੁਨਿਰਭਉਨਿਰਵੈਰੁ
ਅਕਾਲਮੂਰਤਿਅਜੂਨੀਸੈਭੰਗੁਰਪ੍ਰਸਾਦਿ॥

ਰਾਗੁਮਲਾਰਮਹਲਾ੧ ਚਉਪਦੇ॥ ਘਰੁ੧

ਖਾਣਾਪੀਣਾਹਸਣਾਸਉਣਾਵਿਸਰਿਗਇਆਹੈਮਰਣਾ॥ਖਸਮੁਵਿਸਾਰਿਖੁਆ
ਰੀਕੀਨੀਧ੍ਰਿਗੁਜੀਵਣੁਨਹੀਰਹਣਾ॥੧॥ਪ੍ਰਾਣੀਏਕੋਨਾਮੁਧਿਆਵਹੁ॥ਅਪਨੀਪਤਿ
ਸੇਤੀਘਰਿਜਾਵਹੁ॥ਰਹਾਉ॥ਤੁਧਨੋਸੇਵਹਿਤੁਝੁਕਿਆਦੇਵਹਿਮਾਂਗਹਿਲੇਵਹਿਰਹ
ਹਿਨਹੀ॥ਤੂਦਾਤਾਜੀਆਸਭਨਾਕਾਜੀਆਅੰਦਰਿਜੀਉਤੁਹੀ॥੨॥ਗੁਰਮੁਖਿਧਿ
ਆਵਹਿਸਿਅੰਮ੍ਰਿਤੁਪਾਵਹਿਸੇਈਸੂਚੇਹੋਹੀ॥ਅਹਿਨਿਸਿਨਾਮੁਜਪਹੁਰੇਪ੍ਰਾਣੀਮੈ
ਲੇਹਛੇਹੋਹੀ॥੩॥ਜੇਹੀਰੁਤਿਕਾਇਆਸੁਖੁਤੇਹਾਤੇਹੋਜੇਹੀਦੇਹੀ॥ਨਾਨਕਰੁਤਿਸੁਹ
ਾਵੀਸਾਈਬਿਨੁਨਾਵੈਰੁਤਿਕੇਹੀ॥੪॥੧॥ਮਲਾਰਮਹਲਾ੧॥ ਕਰਉਬਿਨਉਗੁ
ਰਅਪਨੇਪ੍ਰੀਤਮਹਰਿਵਰੁਆਣਿਮਿਲਾਵੈ॥ਸੁਣਿਘਨਘੋਰਸੀਤਲੁਮਨੁਮੋਰਾ
ਲਾਲਰਤੀਗੁਣਗਾਵੈ॥੧॥ਬਰਸੁਘਨਾਮੇਰਾਮਨੁਭੀਨਾ॥ਅੰਮ੍ਰਿਤਬੂੰਦਸੁਹਾਨੀਹੀ
ਅਰੈਗੁਰਿਮੋਹੀਮਨੁਹਰਿਰਸਿਲੀਨਾ॥੧॥ਰਹਾਉ॥ਸਹਜਿਸੁਖੀਵਰਕਾਮਣਿ
ਪਿਆਰੀਜਿਸੁਗੁਰਬਚਨੀਮਨੁਮਾਨਿਆ॥ਹਰਿਵਰਿਨਾਰਿਭਈਸੋਹਾਗਣਿਮਨਿ
ਤਨਿਪ੍ਰੇਮੁਸੁਖਾਨਿਆ॥੨॥ਅਵਗਣਤਿਆਗਿਭਈਬੈਰਾਗਨਿਅਸਥਿਰੁਵਰੁ
ਸੋਹਾਗੁਹਰੀ॥ਸੋਗੁਵਿਜੋਗੁਤਿਸੁਕਦੇਨਵਿਆਪੈਹਰਿਪ੍ਰਭਿਅਪਣੀਕਿਰਪਾਕਰੀ
॥੩॥ਆਵਣਜਾਣੁਨਹੀਮਨੁਨਿਹਚਲੁਪੂਰੇਗੁਰਕੀਓਟਗਹੀ॥ਨਾਨਕਰਾਮਨਾਮੁਜਪਿ
ਗੁਰਮੁਖਿਧਨੁਸੋਹਾਗਣਿਸਚੁਸਹੀ॥੪॥੨॥ਮਲਾਰਮਹਲਾ੧ ॥ਸਾਚੀ
ਸੁਰਤਿਨਾਮਿਨਹੀਤ੍ਰਿਪਤੇਹਉਮੈਕਰਤਗਵਾਇਆ॥ਪਰਧਨਪਰਨਾਰੀਰਤੁਨਿੰਦਾ
ਬਿਖੁਖਾਈਦੁਖੁਪਾਇਆ॥ਸਬਦੁਚੀਨਿਭੈਕਪਟਨਛੂਟੇਮਨਿਮੁਖਿਮਾਇਆਮਾ
ਇਆ॥ਅਜਗਰਿਭਾਰਿਲਦੇਅਤਿਭਾਰੀਮਰਿਜਨਮੇਜਨਮੁਗਵਾਇਆ॥੧॥ਮਨਿ
ਭਾਵੈਸਬਦੁਸੁਹਾਇਆ॥ਭ੍ਰਮਿਭ੍ਰਮਿਜੋਨਿਭੇਖਬਹੁਕੀਨੇਗੁਰਿਰਾਖੇਸਚੁਪਾਇਆ॥
੧॥ਰਹਾਉ॥ਤੀਰਥਿਤੇਜੁਨਿਵਾਰਿਨਨਾਤੇਹਰਿਕਾਨਾਮੁਨਭਾਇਆ॥ਰਤਨਪਦਾਰਥੁ

ਪਰਹਰਿਤਿਆਗਿਆਜਤਕੇਤਤਪੀਆਇਆ॥ਬਿਸਟਾਕੀਟਭਏਉਤਹੀਤੇਉਤ
ਹੀਮਾਹਿਸਮਾਇਆ॥ਅਧਿਕਸੁਆਦਰੋਗਅਧਿਕਾਈਬਿਨੁਗੁਰਸਹਜੁਨਪਾਇਆ
॥੨॥ਸੇਵਾਸੁਰਤਿਰਹਸਿਗੁਣਗਾਵਾਗੁਰਮੁਖਿਗਿਆਨੁਬੀਚਾਰਾ॥ਖੋਜੀਉਪਜੈਬਾ
ਦੀਬਿਨਸੈਹਉਬਲਿਬਲਿਗੁਰਕਰਤਾਰਾ॥ਹਮਨੀਚਹੋਤੇਹੀਣਮਤਿਝੂਠੇਤੂਸਬ
ਦਿਸਵਾਰਣਹਾਰਾ॥ਆਤਮਚੀਨਿਤਹਾਤੂਤਾਰਣਸਚੁਤਾਰੇਤਾਰਣਹਾਰਾ॥੩॥ਬੈਸਿ
ਸੁਥਾਨਿਕਹਾਗੁਣਤੇਰੇਕਿਆਕਿਆਕਥਉਅਪਾਰਾ॥ਅਲਖੁਨਲਖੀਐਅਗਮੁ
ਅਜੋਨੀਤੂੰਨਾਥਾਂਨਾਥਣਹਾਰਾ॥ਕਿਸੁਪਹਿਦੇਖਿਕਹਉਤੂਕੈਸਾਸਭਿਜਾਚਕਤੂਦਾਤ
ਰਾ॥ਭਗਤਿਹੀਣੁਨਾਨਕੁਦਰਿਦੇਖਹੁਇਕੁਨਾਮੁਮਿਲੈਉਰਿਧਾਰਾ॥੪॥੩॥ਮਲਾਰ
ਮਹਲਾ੧ ॥ਜਿਨਿਧਨਪਿਰਕਾਸਾਦੁਨਜਾਨਿਆਸਾਬਿਲਖਬਦਨਕੁਮਲ
ਨੀ॥ਭਈਨਿਰਾਸੀਕਰਮਕੀਫਾਸੀਬਿਨੁਗੁਰਭਰਮਿਭੁਲਾਨੀ॥੧॥ਬਰਸੁਘਨਾਮੇ
ਰਾਪਿਰੁਘਰਿਆਇਆ॥ਬਲਿਜਾਵਾਗੁਰਅਪਨੇਪ੍ਰੀਤਮਜਿਨਿਹਰਿਪ੍ਰਭੁਆਣਿ
ਮਿਲਾਇਆ॥੧॥ਰਹਾਉ॥ਨਉਤਨਪ੍ਰੀਤਿਸਦਾਠਾਕੁਰਸਿਉਅਨਦਿਨੁਭਗਤਿਸੁ
ਹਾਵੀ॥ਮੁਕਤਿਭਏਗੁਰਿਦਰਸੁਦਿਖਾਇਆਜੁਗਿਜੁਗਿਭਗਤਿਸੁਭਾਵੀ॥੨॥
ਹਮਥਾਰੇਤ੍ਰਿਭਵਣਜਗੁਤੁਮਰਾਤੂਮੇਰਾਹਉਤੇਰਾ॥ਸਤਿਗੁਰਿਮਿਲਿਐਨਿਰੰਜਨੁਪਾ
ਇਆਬਹੁਰਿਨਭਵਜਲਿਫੇਰਾ॥੩॥ਅਪੁਨੇਪਿਰਹਰਿਦੇਖਿਵਿਗਾਸੀਤਉਧਨਸ
ਚੁਸੀਗਾਰੋ॥ਅਕੁਲਨਿਰੰਜਨਸਿਉਸਚਿਸਾਚੀਗੁਰਮਤਿਨਾਮੁਅਧਾਰੋ॥੪॥ਮੁਕ
ਤਿਭਈਬੰਧਨਗੁਰਿਖੋਲੇਸਬਦਿਸੁਰਤਿਪਤਿਪਾਈ॥ਨਾਨਕਰਾਮਨਾਮੁਰਿਦਅੰਤਰਿ
ਗੁਰਮੁਖਿਮੇਲਿਮਿਲਾਈ॥੫॥੪॥ਮਲਾਰਮਹਲਾ੧ ॥ਪਰਦਾਰਾਪਰਧਨੁ
ਪਰਲੋਭਾਹਉਮੈਬਿਖੈਬਿਕਾਰ॥ਦੁਸਟਭਾਉਤਜਿਨਿੰਦਪਰਾਈਕਾਮੁਕ੍ਰੋਧੁਚੰਡਾਰ॥
੧॥ਮਹਲਮਹਿਬੈਠੇਅਗਮਅਪਾਰ॥ਭੀਤਰਿਅੰਮ੍ਰਿਤੁਸੋਈਜਨੁਪਾਵੈਜਿਸੁਗੁਰਕ
ਸਬਦੁਰਤਨੁਆਚਾਰ॥੧॥ਰਹਾਉ॥ਦੁਖਸੁਖਦੋਊਸਮਕਰਿਜਾਨੈਬੁਰਾਭਲਾਸੰਸਾਰ
॥ਸੁਧਿਬੁਧਿਸੁਰਤਿਨਾਮਿਹਰਿਪਾਈਐਸਤਸੰਗਤਿਗੁਰਪਿਆਰ॥੨॥ਅਹਿਨਿਸਿ
ਲਾਹਾਹਰਿਨਾਮੁਪਰਾਪਤਿਗੁਰੁਦਾਤਾਦੇਵਣਹਾਰੁ॥ਗੁਰਮੁਖਿਸਿਖਸੋਈਜਨੁਪਾਏਜਿ

ਸਨੋਨਦਰਿਕਰੇਕਰਤਾਰੁ॥੩॥ਕਾਇਆਮਹਲੁਮੰਦਰੁਘਰੁਹਰਿਕਾਤਿਸੁਮਹਿਰਾਖੀ
ਜੋਤਿਅਪਾਰ॥ਨਾਨਕਗੁਰਮੁਖਿਮਹਲਿਬੁਲਾਈਐਹਰਿਮੇਲੇਮੇਲਣਹਾਰ॥੪॥
੫॥

ਮਲਾਰਮਹਲਾ੧ ਘਰੁ੨ ੴਸਤਿਗੁਰਪ੍ਰਸਾਦਿ॥

ਪਵਣੈਪਾਣੀਜਾਣੈਜਾਤਿ॥ਕਾਇਆਂਅਗਨਿਕਰੇਨਿਭਰਾਂਤਿ॥ਜੰਮਹਿਜੀਅਜਾ
ਣੈਜੇਥਾਉ॥ਸੁਰਤਾਪੰਡਿਤੁਤਾਕਾਨਾਉ॥੧॥ਗੁਣਗੋਬਿੰਦਨਜਾਣੀਅਹਿਮਾਇ॥ਅਣ
ਡੀਠਾਕਿਛੁਕਹਣੁਨਜਾਇ॥ਕਿਆਕਰਿਆਖਿਵਖਾਣੀਐਮਾਇ॥੧॥ਰਹਾਉ॥
ਊਪਰਿਦਰਿਅਸਮਾਨਿਪਇਆਲਿ॥ਕਿਉਕਰਿਕਹੀਐਦੇਹੁਵੀਚਾਰਿ॥ਬਿਨੁਜਿ
ਹਵਾਜੋਜਪੈਹਿਆਇ॥ਕੋਈਜਾਣੈਕੈਸਾਨਾਉ॥੨॥ਕਥਨੀਬਦਨੀਰਹੈਨਿਭਰਾਂਤਿ॥
ਸੋਬੂਝੈਹੋਵੈਜਿਸੁਦਾਤਿ॥ਅਹਿਨਿਸਿਅੰਤਰਿਰਹੈਲਿਵਲਾਇ॥ਸੋਈਪੁਰਖੁਜਿ
ਸਚਿਸਮਾਇ॥੩॥ਜਾਤਿਕੁਲੀਨੁਸੇਵਕੁਜੇਹੋਇ॥ਤਾਕਾਕਹਣਾਕਹਹੁਨਕੋਇ॥
ਵਿਚਿਸਨਾਤੀਸੇਵਕੁਹੋਇ॥ਨਾਨਕਪਣ੍ਹੀਆਪਹਿਰੈਸੋਇ॥੪॥੧॥੬॥ਮਲਾਰ
ਮਹਲਾ੧ ॥ਦੁਖੁਵੇਛੋੜਾਇਕੁਦੁਖੁਭੂਖ॥ਇਕੁਦੁਖੁਸਕਤਵਾਰਜਮਦੂਤ॥
ਇਕੁਦੁਖੁਰੋਗੁਲਗੈਤਨਿਧਾਇ॥ਵੈਦਨਭੋਲੇਦਾਰੂਲਾਇ॥੧॥ਵੈਦਨਭੋਲੇਦਾਰੂਲ
ਇ॥ਦਰਦੁਹੋਵੈਦੁਖੁਰਹੈਸਰੀਰ॥ਐਸਾਦਾਰੂਲਗੈਨਬੀਰ॥੧॥ਰਹਾਉ॥ਖਸਮੁ
ਵਿਸਾਰਿਕੀਏਰਸਭੋਗ॥ਤਾਂਤਨਿਉਠਿਖਲੋਏਰੋਗ॥ਮਨਅੰਧੇਕਉਮਿਲੈ
ਸਜਾਇ॥ਵੈਦਨਭੋਲੇਦਾਰੂਲਾਇ॥੨॥ਚੰਦਨਕਾਫਲੁਚੰਦਨਵਾਸੁ॥ਮਾਣਸਕਾਫ
ਲੁਘਟਮਹਿਸਾਸੁ॥ਸਾਸਿਗਇਐਕਾਇਆਢਲਿਪਾਇ॥ਤਾਕੈਪਾਛੈਕੋਇਨਖ
ਇ॥੩॥ਕੰਚਨਕਾਇਆਨਿਰਮਲਹੰਸੁ॥ਜਿਸੁਮਹਿਨਾਮੁਨਿਰੰਜਨਅੰਸੁ॥ਦੂਖ
ਰੋਗਸਭਿਗਇਆਗਵਾਇ॥ਨਾਨਕਛੂਟਸਿਸਾਚੈਨਾਇ॥੪॥੨॥੭॥ਮਲਾਰਮਹ
ਲਾ੧ ॥ਦੁਖਮਹੁਰਾਮਾਰਣਹਰਿਨਾਮੁ॥ਸਿਲਾਸੰਤੋਖਪੀਸਣੁਹਥਿਦਾਨੁ॥
ਨਿਤਨਿਤਲੇਹੁਨਛੀਜੈਦੇਹ॥ਅੰਤਕਾਲਿਜਮੁਮਾਰੈਠੇਹ॥੧॥ਐਸਾਦਾਰੂਖਾਹਿਗ
ਵਾਰ॥ਜਿਤੁਖਾਧੈਤੇਰੇਜਾਹਿਵਿਕਾਰ॥੧॥ਰਹਾਉ॥ਰਾਜੁਮਾਲੁਜੋਬਨੁਸਭਛਾਂਵ॥

ਰਬਿਫਿਰੈਦੈਦੀਸਾਹਿਬਾਵਾ॥ਦੇਹਨਨਾਉਨਹੋਵੈਜਾਤਿ॥ਓਥੈਦਿਹੁਐਥੈਸਭਰਾਤਿ॥
੨॥ਸਾਦਕਰਿਸਮਧਾਂਤ੍ਰਿਸਨਾਘਿਉਤੇਲੁ॥ਕਾਮੁਕ੍ਰੋਧੁਅਗਨੀਸਿਉਮੇਲੁ॥ਹੋਮਜਗ
ਅਰੁਪਾਠਪੁਰਾਣ॥ਜੋਤਿਸੁਭਾਵੈਸੋਪਰਵਾਣ॥੩॥ਤਪੁਕਾਗਦੁਤੇਰਾਨਾਮੁਨੀਸਾਨੁ
॥ਜਿਨਕਉਲਿਖਿਆਏਹੁਨਿਧਾਨੁ॥ਸੇਧਨਵੰਤਦਿਸਹਿਘਰਿਜਾਇ॥ਨਾਨਕਜਨਨੀ
ਧੰਨੀਮਾਇ॥੪॥੩॥੮॥ਮਲਾਰਮਹਲਾ੧ ॥ਬਾਗੇਕਾਪੜਬੋਲੈਬੈਣ॥ਲੰ
ਮਾਨਕੁਕਾਲੇਤੇਰੇਨੈਣ॥ਕਬਹੂੰਸਾਹਿਬੁਦੇਖਿਆਭੈਣ॥੧॥ਊਡਾਂਊਡਿਚੜਾਂਅਸਮਾਨਿ
॥ਸਾਹਿਬਸੰਮ੍ਰਿਥਤੇਰੈਤਾਣਿ॥ਜਲਿਥਲਿਡੂੰਗਰਿਦੇਖਾਂਤੀਰ॥ਥਾਨਥਨੰਤਰਿਸਾਹਿ
ਬੁਬੀਰ॥੨॥ਜਿਨਿਤਨੁਸਾਜਿਦੀਏਨਾਲਿਖੰਭ॥ਅਤਿਤ੍ਰਿਸਨਾਉਡਣੈਕੀਡੰਝ॥
ਨਦਰਿਕਰੇਤਾਂਬੰਧਾਂਧੀਰ॥ਜਿਉਵੇਖਾਲੇਤਿਉਵੇਖਾਂਬੀਰ॥੩॥ਨਇਹੁਤਨੁਜਾਇਗ
ਨਜਾਹਿਗੇਖੰਭ॥ਪਉਣੈਪਾਣੀਅਗਨੀਕਾਸਨਬੰਧ॥ਨਾਨਕਕਰਮੁਹੋਵੈਜਪੀਐਕ
ਰਿਗੁਰੁਪੀਰੁ॥ਸਚਿਸਮਾਵੈਏਹੁਸਰੀਰੁ॥੪॥੪॥੯॥

ਮਲਾਰਮਹਲਾ੩ ਚਉਪਦੇਘਰੁ੧ ੴਸਤਿਗੁਰਪ੍ਰਸਾਦਿ॥

ਨਿਰੰਕਾਰੁਆਕਾਰੁਹੈਆਪੇਆਪੇਭਰਮਿਭੁਲਾਏ॥ਕਰਿਕਰਿਕਰਤਾਆਪੇਵੇਖੈਜਿਤੁ
ਭਾਵੈਤਿਤੁਲਾਏ॥ਸੇਵਕਕਉਏਹਾਵਡਿਆਈਜਾਕਉਹੁਕਮੁਮਨਾਏ॥੧॥ਆਪਣ
ਭਾਣਾਆਪੇਜਾਣੈਗੁਰਕਿਰਪਾਤੇਲਹੀਐ॥ਏਹਾਸਕਤਿਸਿਵੈਘਰਿਆਵੈਜੀਵਦਿ
ਆਮਰਿਰਹੀਐ॥੧॥ਰਹਾਉ॥ਵੇਦਪੜੈਪੜਿਵਾਦੁਵਖਾਣੈਬ੍ਰਹਮਾਬਿਸਨੁਮਹੇਸਾ
॥ਏਹਤ੍ਰਿਗੁਣਮਾਇਆਜਿਨਿਜਗਤੁਭੁਲਾਇਆਜਨਮਮਰਣਕਾਸਹਸਾ॥ਗੁਰਪ
ਰਸਾਦੀਏਕੋਜਾਣੈਚੂਕੈਮਨਹੁਅੰਦੇਸਾ॥੨॥ਹਮਦੀਨਮੂਰਖਅਵੀਚਾਰੀਤੁਮਚਿੰਤ
ਕਰਹੁਹਮਾਰੀ॥ਹੋਹੁਦਇਆਲਕਰਿਦਾਸੁਦਾਸਾਕਾਸੇਵਾਕਰੀਤੁਮਾਰੀ॥ਏਕੁਨਿਧਾਨੁ
ਦੇਹਿਤੂਅਪਣਾਅਹਿਨਿਸਿਨਾਮੁਵਖਾਣੀ॥੩॥ਕਹਤਨਾਨਕੁਗੁਰਪਰਸਾਦੀਬੂਝ
ਹੁਕੋਈਐਸਾਕਰੇਵੀਚਾਰਾ॥ਜਿਉਜਲਊਪਰਿਫੇਨੁਬੁਦਬੁਦਾਤੈਸਾਇਹੁਸੰਸਾਰਾ
॥ਜਿਸਤੇਹੋਆਤਿਸਹਿਸਮਾਣਾਚੂਕਿਗਇਆਪਾਸਾਰਾ॥੪॥੧॥ਮਲਾਰਮਹਲ
੩ ॥ਜਿਨੀਹੁਕਮੁਪਛਾਣਿਆਸੇਮੇਲੇਹਉਮੈਸਬਦਿਜਲਾਇ॥ਸਚੀਭ

ਗਤਿਕਰਹਿਦਿਨੁਰਾਤੀਸਚਿਰਹੇਲਿਵਲਾਇ॥ਸਦਾਸਚੁਹਰਿਵੇਖਦੇਗੁਰਕੈਸਬ
ਦਿਸੁਭਾਇ॥੧॥ਮਨਰੇਹੁਕਮੁਮੰਨਿਸੁਖੁਹੋਇ॥ਪ੍ਰਭਭਾਣਾਅਪਣਾਭਾਵਦਾਜਿਸੁਬ
ਖਸੇਤਿਸੁਬਿਘਨੁਨਕੋਇ॥੧॥ਰਹਾਉ॥ਤ੍ਰੈਗੁਣਸਭਾਧਾਤੁਹੈਨਾਹਰਿਭਗਤਿਨਭਾਇ
॥ਗਤਿਮੁਕਤਿਕਦੇਨਹੋਵਈਹਉਮੈਕਰਮਕਮਾਹਿ॥ਸਾਹਿਬਭਾਵੈਸੋਥੀਐਪਇਐ
ਕਿਰਤਿਫਿਰਾਹਿ॥੨॥ਸਤਿਗੁਰਿਭੇਟਿਐਮਨੁਮਰਿਰਹੈਹਰਿਨਾਮੁਵਸੈਮਨਿਆਇ॥
ਤਿਸਕੀਕੀਮਤਿਨਾਪਵੈਕਹਣਾਕਿਛੂਨਜਾਇ॥ਚਉਥੈਪਦਿਵਾਸਾਹੋਇਆਸਚੈਰ
ਹੈਸਮਾਇ॥੩॥ਮੇਰਾਹਰਿਪ੍ਰਭੁਅਗਮੁਅਗੋਚਰੁਹੈਕੀਮਤਿਕਹਣੁਨਜਾਇ॥ਗੁ
ਰਪਰਸਾਦੀਬੁਝੀਐਸਬਦੇਕਾਰਕਮਾਇ॥ਨਾਨਕਨਾਮੁਸਲਾਹਿਤੂਹਰਿਹਰਿਦਰਿਸੋ
ਭਾਪਾਇ॥੪॥੨॥ਮਲਾਰਮਹਲਾ੩ ॥ਗੁਰਮੁਖਿਕੋਈਵਿਰਲਾਬੂਝੈਜਿਸ
ਨੋਨਦਰਿਕਰੇਇ॥ਗੁਰਬਿਨੁਦਾਤਾਕੋਈਨਾਹੀਬਖਸੇਨਦਰਿਕਰੇਇ॥ਗੁਰਮਿਲਿਐ
ਸਾਂਤਿਊਪਜੈਅਨਦਿਨੁਨਾਮੁਲਏਇ॥੧॥ਮਨਮੇਰੇਹਰਿਅੰਮ੍ਰਿਤਨਾਮੁਧਿਆਇ॥
ਸਤਿਗੁਰੁਪੁਰਖੁਮਿਲੈਨਾਉਪਾਈਐਹਰਿਨਾਮੇਸਦਾਸਮਾਇ॥੧॥ਰਹਾਉ॥ਮਨਮੁ
ਖਸਦਾਵਿਛੁੜੇਫਿਰਹਿਕੋਇਨਕਿਸਹੀਨਾਲਿ॥ਹਉਮੈਵਡਾਰੋਗੁਹੈਸਿਰਿਮਾਰੇਜ
ਮਕਾਲਿ॥ਗੁਰਮਤਿਸਤਸੰਗਤਿਨਵਿਛੁੜਹਿਅਨਦਿਨੁਨਾਮੁਸਮਾਲਿ॥੨॥ਸ
ਭਨਾਕਰਤਾਏਕੁਤੂਨਿਤਕਰਿਦੇਖਹਿਵੀਚਾਰੁ॥ਇਕਿਗੁਰਮੁਖਿਆਪਿਮਿਲਾਇਆ
ਬਖਸੇਭਗਤਿਭੰਡਾਰ॥ਤੂਆਪੇਸਭੁਕਿਛੁਜਾਣਦਾਕਿਸੁਆਗੈਕਰੀਪੂਕਾਰ॥੩॥
ਹਰਿਹਰਿਨਾਮੁਅੰਮ੍ਰਿਤੁਹੈਨਦਰੀਪਾਇਆਜਾਇ॥ਅਨਦਿਨੁਹਰਿਹਰਿਉਚਰੈਗੁਰ
ਕੈਸਹਜਿਸੁਭਾਇ॥ਨਾਨਕਨਾਮੁਨਿਧਾਨੁਹੈਨਾਮੇਹੀਚਿਤੁਲਾਇ॥੪॥੩॥ਮਲਾਰਮ
ਹਲਾ੩ ॥ਗੁਰੁਸਾਲਾਹੀਸਦਾਸੁਖਦਾਤਾਪ੍ਰਭੁਨਾਰਾਇਣੁਸੋਈ॥ਗੁਰਪਰਸ
ਦਿਪਰਮਪਦੁਪਾਇਆਵਡੀਵਡਿਆਈਹੋਈ॥ਅਨਦਿਨੁਗੁਣਗਾਵੈਨਿਤਸਾ
ਚੇਸਚਿਸਮਾਵੈਸੋਈ॥੧॥ਮਨਰੇਗੁਰਮੁਖਿਰਿਦੈਵੀਚਾਰਿ॥ਤਜਿਕੂੜੁਕੁਟੰਬੁਹ
ਉਮੈਬਿਖੁਤ੍ਰਿਸਨਾਚਲਣੁਰਿਦੈਸਮ੍ਹਾਲਿ॥੧॥ਰਹਾਉ॥ਸਤਿਗੁਰੁਦਾਤਾਰਾਮਨ
ਮਕਾਹੋਰੁਦਾਤਾਕੋਈਨਾਹੀ॥ਜੀਅਦਾਨੁਦੇਇਤ੍ਰਿਪਤਾਸੇਸਚੈਨਾਮਿਸਮਾਹੀ॥

ਅਨਦਿਨੁ ਹਰਿ ਰਵਿਆ ਰਿਦ ਅੰਤਰਿ ਸਹਜਿ ਸਮਾਧਿ ਲਗਾਈ ॥੨॥ ਸਤਿਗੁਰ ਸਬ
ਦੀ ਇਹੁ ਮਨੁ ਭੇਦਿਆ ਹਿਰਦੈ ਸਾਚੀ ਬਾਣੀ ॥ ਮੇਰਾ ਪ੍ਰਭੁ ਅਲਖੁ ਨ ਜਾਈ ਲਖਿਆ ਗੁ
ਰਮੁਖਿ ਅਕਥ ਕਹਾਣੀ ॥ ਆਪੇ ਦਇਆ ਕਰੇ ਸੁਖਦਾਤਾ ਜਪੀਐ ਸਾਰਿੰਗਪਾਣੀ ॥੩॥
ਆਵਣ ਜਾਣਾ ਬਹੁੜਿ ਨ ਹੋਵੈ ਗੁਰਮੁਖਿ ਸਹਜਿ ਧਿਆਇਆ ॥ ਮਨ ਹੀ ਤੇ ਮਨੁ ਮਿਲਿਆ
ਸੁਆਮੀ ਮਨ ਹੀ ਮੰਨੁ ਸਮਾਇਆ ॥ ਸਾਚੇ ਹੀ ਸਚੁ ਸਾਚਿ ਪਤੀਜੈ ਵਿਚਹੁ ਆਪੁ ਗ
ਵਾਇਆ ॥੪॥ ਏਕੋ ਏਕੁ ਵਸੈ ਮਨਿ ਸੁਆਮੀ ਦੂਜਾ ਅਵਰੁ ਨ ਕੋਈ ॥ ਏਕੋ ਨਾਮੁ ਅੰਮ੍ਰਿਤੁ
ਹੈ ਮੀਠਾ ਜਗਿ ਨਿਰਮਲ ਸਚੁ ਸੋਈ ॥ ਨਾਨਕ ਨਾਮੁ ਪ੍ਰਭੂ ਤੇ ਪਾਈਐ ਜਿਨ ਕਉ ਧੁਰਿ ਲਿਖਿ
ਆ ਹੋਈ ॥੫॥੪॥ ਮਲਾਰ ਮਹਲਾ ੩ ॥ ਗਣ ਗੰਧਰਬ ਨਾਮੇ ਸਭਿ ਉਧਰੇ ਗੁਰ ਕ
ਸਬਦੁ ਵੀਚਾਰਿ ॥ ਹਉਮੈ ਮਾਰਿ ਸਦ ਮੰਨਿ ਵਸਾਇਆ ਹਰਿ ਰਾਖਿਆ ਉਰਿ ਧਾਰਿ ॥ ਜਿ
ਸਹਿ ਬੁਝਾਏ ਸੋਈ ਬੂਝੈ ਜਿਸ ਨੋ ਆਪੇ ਲਏ ਮਿਲਾਇ ॥ ਅਨਦਿਨੁ ਬਾਣੀ ਸਬਦੇ ਗਾਂਵੈ
ਸਾਚਿ ਰਹੈ ਲਿਵ ਲਾਇ ॥੧॥ ਮਨ ਮੇਰੇ ਖਿਨੁ ਖਿਨੁ ਨਾਮੁ ਸਮਾਲਿ ॥ ਗੁਰ ਕੀ ਦਾਤਿ ਸਬ
ਦ ਸੁਖੁ ਅੰਤਰਿ ਸਦਾ ਨਿਬਹੈ ਤੇਰੈ ਨਾਲਿ ॥੧॥ ਰਹਾਉ ॥ ਮਨਮੁਖ ਪਾਖੰਡੁ ਕਦੇ ਨ ਚੂਕੈ ਦੂਜੈ
ਭਾਇ ਦੁਖੁ ਪਾਏ ॥ ਨਾਮੁ ਵਿਸਾਰਿ ਬਿਖਿਆ ਮਨਿ ਰਾਤੇ ਬਿਰਥਾ ਜਨਮੁ ਗਵਾਏ ॥ ਇਹ
ਵੇਲਾ ਫਿਰਿ ਹਥਿ ਨ ਆਵੈ ਅਨਦਿਨੁ ਸਦਾ ਪਛੁਤਾਏ ॥ ਮਰਿ ਮਰਿ ਜਨਮੈ ਕਦੇ ਨ ਬੂਝੈ
ਵਿਸਟਾ ਮਾਹਿ ਸਮਾਏ ॥੨॥ ਗੁਰਮੁਖਿ ਨਾਮਿ ਰਤੇ ਸੇ ਉਧਰੇ ਗੁਰ ਕਾ ਸਬਦੁ ਵੀਚਾਰਿ ॥ ਜੀ
ਵਨ ਮੁਕਤਿ ਹਰਿ ਨਾਮੁ ਧਿਆਇਆ ਹਰਿ ਰਾਖਿਆ ਉਰਿ ਧਾਰਿ ॥ ਮਨੁ ਤਨੁ ਨਿਰਮਲੁ ਨਿ
ਰਮਲ ਮਤਿ ਊਤਮ ਊਤਮ ਬਾਣੀ ਹੋਈ ॥ ਏਕੋ ਪੁਰਖੁ ਏਕੁ ਪ੍ਰਭੁ ਜਾਤਾ ਦੂਜਾ ਅਵਰੁ ਨ ਕੋ
ਈ ॥੩॥ ਆਪੇ ਕਰੇ ਕਰਾਏ ਪ੍ਰਭੁ ਆਪੇ ਆਪੇ ਨਦਰਿ ਕਰੇਇ ॥ ਮਨੁ ਤਨੁ ਰਾਤਾ ਗੁਰ ਕੀ ਬਾ
ਣੀ ਸੇਵਾ ਸੁਰਤਿ ਸਮੇਇ ॥ ਅੰਤਰਿ ਵਸਿਆ ਅਲਖ ਅਭੇਵਾ ਗੁਰਮੁਖਿ ਹੋਇ ਲਖਾ
ਇ ॥ ਨਾਨਕ ਜਿਸੁ ਭਾਵੈ ਤਿਸੁ ਆਪੇ ਦੇਵੈ ਭਾਵੈ ਤਿਵੈ ਚਲਾਇ ॥੪॥੫॥ ਮਲਾਰ ਮਹ
ਲਾ ੩ ਦੁਤੁਕੇ ॥ ਸਤਿਗੁਰ ਤੇ ਪਾਵੈ ਘਰੁ ਦਰੁ ਮਹਲੁ ਸੁ ਥਾਨੁ ॥ ਗੁਰ ਸਬਦੀ ਚੂਕੈ
ਅਭਿਮਾਨੁ ॥੧॥ ਜਿਨ ਕਉ ਲਿਲਾਟਿ ਲਿਖਿਆ ਧੁਰਿ ਨਾਮੁ ॥ ਅਨਦਿਨੁ ਨਾਮੁ ਸਦਾ ਸ
ਦਾ ਧਿਆਵਹਿ ਸਾਚੀ ਦਰਗਹ ਪਾਵਹਿ ਮਾਨੁ ॥੧॥ ਰਹਾਉ ॥ ਮਨ ਕੀ ਬਿਧਿ ਸਤਿਗੁ

ਰ ਤੇ ਜਾਣੈ ਅਨਦਿਨੁ ਲਾਗੈ ਸਦ ਹਰਿ ਸਿਉ ਧਿਆਨੁ ॥ ਗੁਰ ਸਬਦਿ ਰਤੇ ਸਦਾ ਬੈਰਾਗੀ ਹ
ਰਿ ਦਰਗਹ ਸਾਚੀ ਪਾਵਹਿ ਮਾਨੁ ॥੨॥ ਇਹੁ ਮਨੁ ਖੇਲੈ ਹੁਕਮ ਕਾ ਬਾਧਾ ਇਕ ਖਿਨ ਮਹਿ
ਦਹ ਦਿਸਿ ਫਿਰਿ ਆਵੈ ॥ ਜਾਂ ਆਪੇ ਨਦਰਿ ਕਰੇ ਹਰਿ ਪ੍ਰਭੁ ਸਾਚਾ ਤਾਂ ਇਹੁ ਮਨੁ ਗੁਰਮੁਖਿ ਤ
ਤਕਾਲ ਵਸਿ ਆਵੈ ॥੩॥ ਇਸੁ ਮਨ ਕੀ ਬਿਧਿ ਮਨ ਹੂ ਜਾਣੈ ਬੂਝੈ ਸਬਦਿ ਵੀਚਾਰਿ ॥ ਨਾ
ਨਕ ਨਾਮੁ ਧਿਆਇ ਸਦਾ ਤੂ ਭਵ ਸਾਗਰੁ ਜਿਤੁ ਪਾਵਹਿ ਪਾਰਿ ॥੪॥੬॥ ਮਲਾਰ ਮਹ
ਲਾ ੩ ॥ ਜੀਉ ਪਿੰਡੁ ਪ੍ਰਾਣ ਸਭਿ ਤਿਸ ਕੇ ਘਟਿ ਘਟਿ ਰਹਿਆ ਸਮਾਈ ॥ ਏਕਸੁ
ਬਿਨੁ ਮੈ ਅਵਰੁ ਨ ਜਾਣਾ ਸਤਿਗੁਰਿ ਦੀਆ ਬੁਝਾਈ ॥੧॥ ਮਨ ਮੇਰੇ ਨਾਮਿ ਰਹਉ ਲਿਵ
ਲਾਈ ॥ ਅਦਿਸਟੁ ਅਗੋਚਰੁ ਅਪਰੰਪਰੁ ਕਰਤਾ ਗੁਰ ਕੈ ਸਬਦਿ ਹਰਿ ਧਿਆਈ ॥੧॥
ਰਹਾਉ ॥ ਮਨੁ ਤਨੁ ਭੀਜੈ ਏਕ ਲਿਵ ਲਾਗੈ ਸਹਜੇ ਰਹੇ ਸਮਾਈ ॥ ਗੁਰ ਪਰਸਾਦੀ ਭ੍ਰਮੁ
ਭਉ ਭਾਗੈ ਏਕ ਨਾਮਿ ਲਿਵ ਲਾਈ ॥੨॥ ਗੁਰ ਬਚਨੀ ਸਚੁ ਕਾਰ ਕਮਾਵੈ ਗਤਿ ਮਤਿ ਤ
ਬ ਹੀ ਪਾਈ ॥ ਕੋਟਿ ਮਧੇ ਕਿਸਹਿ ਬੁਝਾਏ ਤਿਨਿ ਰਾਮ ਨਾਮਿ ਲਿਵ ਲਾਈ ॥੩॥ ਜਹ ਜਹ
ਦੇਖਾ ਤਹ ਏਕੋ ਸੋਈ ਇਹ ਗੁਰਮਤਿ ਬੁਧਿ ਪਾਈ ॥ ਮਨੁ ਤਨੁ ਪ੍ਰਾਨ ਧਰੀ ਤਿਸੁ ਆਗੈ ਨਾਨਕ
ਆਪੁ ਗਵਾਈ ॥੪॥੭॥ ਮਲਾਰ ਮਹਲਾ ੩ ॥ ਮੇਰਾ ਪ੍ਰਭੁ ਸਾਚਾ ਦੂਖ ਨਿਵਾਰਣੁ
ਸਬਦੇ ਪਾਇਆ ਜਾਈ ॥ ਭਗਤੀ ਰਾਤੇ ਸਦ ਬੈਰਾਗੀ ਦਰਿ ਸਾਚੈ ਪਤਿ ਪਾਈ ॥੧॥ ਮਨ ਰੇ
ਮਨ ਸਿਉ ਰਹਉ ਸਮਾਈ ॥ ਗੁਰਮੁਖਿ ਰਾਮ ਨਾਮਿ ਮਨੁ ਭੀਜੈ ਹਰਿ ਸੇਤੀ ਲਿਵ ਲਾਈ ॥੧॥
ਰਹਾਉ ॥ ਮੇਰਾ ਪ੍ਰਭੁ ਅਤਿ ਅਗਮ ਅਗੋਚਰੁ ਗੁਰਮਤਿ ਦੇਇ ਬੁਝਾਈ ॥ ਸਚੁ ਸੰਜਮੁ ਕਰ
ਣੀ ਹਰਿ ਕੀਰਤਿ ਹਰਿ ਸੇਤੀ ਲਿਵ ਲਾਈ ॥੨॥ ਆਪੇ ਸਬਦੁ ਸਚੁ ਸਾਖੀ ਆਪੇ ਜਿਨ੍
ਜੋਤੀ ਜੋਤਿ ਮਿਲਾਈ ॥ ਦੇਹੀ ਕਾਚੀ ਪਉਣੁ ਵਜਾਏ ਗੁਰਮੁਖਿ ਅੰਮ੍ਰਿਤੁ ਪਾਈ ॥੩॥
ਆਪੇ ਸਾਜੇ ਸਭ ਕਾਰੈ ਲਾਏ ਸੋ ਸਚੁ ਰਹਿਆ ਸਮਾਈ ॥ ਨਾਨਕ ਨਾਮ ਬਿਨਾ ਕੋਈ ਕਿਛੁ ਨ
ਹੀ ਨਾਮੇ ਦੇਇ ਵਡਾਈ ॥੪॥੮॥ ਮਲਾਰ ਮਹਲਾ ੩ ॥ ਹਉਮੈ ਬਿਖੁ ਮਨੁ ਮੋਹਿ
ਆ ਲਦਿਆ ਅਜਗਰ ਭਾਰੀ ॥ ਗਰੁੜੁ ਸਬਦੁ ਮੁਖਿ ਪਾਇਆ ਹਉਮੈ ਬਿਖੁ ਹਰਿ
ਮਾਰੀ ॥੧॥ ਮਨ ਰੇ ਹਉਮੈ ਮੋਹੁ ਦੁਖੁ ਭਾਰੀ ॥ ਇਹੁ ਭਵਜਲੁ ਜਗਤੁ ਨ ਜਾਈ ਤਰਣਾ ਗੁਰ
ਮੁਖਿ ਤਰੁ ਹਰਿ ਤਾਰੀ ॥੧॥ ਰਹਾਉ ॥ ਤ੍ਰੈ ਗੁਣ ਮਾਇਆ ਮੋਹੁ ਪਸਾਰਾ ਸਭ ਵਰਤੈ ਆਕਾ

ਰੀ॥ਤੁਰੀਆਗੁਣੁਸਤਸੰਗਤਿਪਾਈਐਨਦਰੀਪਾਰਿਉਤਾਰੀ॥੨॥ਚੰਦਨਗੰਧਸੁਗੰਧ
ਹੈਬਹੁਬਾਸਨਾਬਹਕਾਰਿ॥ਹਰਿਜਨਕਰਣੀਊਤਮੁਹੈਹਰਿਕੀਰਤਿਜਗਿਬਿਸਥਾਰਿ॥
੩॥ਕ੍ਰਿਪਾਕ੍ਰਿਪਾਕਰਿਠਾਕੁਰਮੇਰੇਹਰਿਹਰਿਹਰਿਉਰਧਾਰਿ॥ਨਾਨਕਸਤਿਗੁਰੁਪੂਰਾਪਾ
ਇਆਮਨਿਜਪਿਆਨਾਮੁਮੁਰਾਰਿ॥੪॥੯॥

ਮਲਾਰਮਹਲਾ੩ ਘਰੁ੨ ੧ੴਸਤਿਗੁਰਪ੍ਰਸਾਦਿ॥

ਇਹੁਮਨੁਗਿਰਹੀਕਿਇਹੁਮਨੁਉਦਾਸੀ॥ਕਿਇਹੁਮਨੁਅਵਰਨੁਸਦਾਅਵਿਨਾਸੀ॥
ਕਿਇਹੁਮਨੁਚੰਚਲੁਕਿਇਹੁਮਨੁਬੈਰਾਗੀ॥ਇਸੁਮਨਕਉਮਮਤਾਕਿਥਹੁਲਾਗੀ॥
੧॥ਪੰਡਿਤਇਸੁਮਨਕਾਕਰਹੁਬੀਚਾਰੁ॥ਅਵਰੁਕਿਬਹੁਤਾਪੜਹਿਉਠਾਵਹਿਭਾਰੁ॥
੧॥ਰਹਾਉ॥ਮਾਇਆਮਮਤਾਕਰਤੈਲਾਈ॥ਏਹੁਹੁਕਮੁਕਰਿਸ੍ਰਿਸਟਿਉਪਾਈ॥ਗੁਰ
ਪਰਸਾਦੀਬੂਝਹੁਭਾਈ॥ਸਦਾਰਹਹੁਹਰਿਕੀਸਰਣਾਈ॥੨॥ਸੋਪੰਡਿਤੁਜੋਤਿਹਾਂਗੁਣ
ਕੀਪੰਡਉਤਾਰੈ॥ਅਨਦਿਨੁਏਕੋਨਾਮੁਵਖਾਣੈ॥ਸਤਿਗੁਰਕੀਓਹੁਦੀਖਿਆਲੇਇ
॥ਸਤਿਗੁਰਆਗੈਸੀਸੁਧਰੇਇ॥ਸਦਾਅਲਗੁਰਹੈਨਿਰਬਾਣੁ॥ਸੋਪੰਡਿਤੁਦਰਗ
ਹਪਰਵਾਣੁ॥੩॥ਸਭਨਾਂਮਹਿਏਕੋਏਕੁਵਖਾਣੈ॥ਜਾਂਏਕੋਵੇਖੈਤਾਂਏਕੋਜਾਣੈ॥ਜਾ
ਕਉਬਖਸੇਮੇਲੇਸੋਇ॥ਐਥੈਓਥੈਸਦਾਸੁਖੁਹੋਇ॥੪॥ਕਹਤਨਾਨਕੁਕਵਨਬਿਧਿ
ਕਰੇਕਿਆਕੋਇ॥ਸੋਈਮੁਕਤਿਜਾਕਉਕਿਰਪਾਹੋਇ॥ਅਨਦਿਨੁਹਰਿਗੁਣਗਾਵੈ
ਸੋਇ॥ਸਾਸਤ੍ਰਬੇਦਕੀਫਿਰਿਕੂਕਨਹੋਇ॥੫॥੧॥੧੦॥ਮਲਾਰਮਹਲਾ੩
॥ਭ੍ਰਮਿਭ੍ਰਮਿਜੋਨਿਮਨਮੁਖਭਰਮਾਈ॥ਜਮਕਾਲੁਮਾਰੇਨਿਤਪਤਿਗਵਾਈ॥
ਸਤਿਗੁਰਸੇਵਾਜਮਕੀਕਾਣਿਚੁਕਾਈ॥ਹਰਿਪ੍ਰਭੁਮਿਲਿਆਮਹਲੁਘਰੁਪਾਈ॥
੧॥ਪ੍ਰਾਣੀਗੁਰਮੁਖਿਨਾਮੁਧਿਆਇ॥ਜਨਮੁਪਦਾਰਥੁਦੂਬਿਧਾਖੋਇਆਕਉਡੀਬ
ਦਲੈਜਾਇ॥੧॥ਰਹਾਉ॥ਕਰਿਕਿਰਪਾਗੁਰਮੁਖਿਲਗੈਪਿਆਰੁ॥ਅੰਤਰਿਭਗਤਿ
ਹਰਿਹਰਿਉਰਧਾਰੁ॥ਭਵਜਲੁਸਬਦਿਲੰਘਾਵਣਹਾਰੁ॥ਦਰਿਸਾਚੈਦਿਸੈਸਚਿਆ
ਰੁ॥੨॥ਬਹੁਕਰਮਕਰੇਸਤਿਗੁਰੁਨਹੀਪਾਇਆ॥ਬਿਨੁਗੁਰਭਰਮਿਭੂਲੇਬਹੁਮਾਇ
ਆ॥ਹਉਮੈਮਮਤਾਬਹੁਮੋਹੁਵਧਾਇਆ॥ਦੂਜੈਭਾਇਮਨਮੁਖਿਦੁਖੁਪਾਇਆ॥੩

॥ਆਪੇਕਰਤਾਅਗਮਅਥਾਹਾ॥ਗੁਰਸਬਦੀਜਪੀਐਸਚੁਲਾਹਾ॥ਹਾਜਰੁਹਜੂਰਿਹ
ਰਿਵੇਪਰਵਾਹਾ॥ਨਾਨਕਗੁਰਮੁਖਿਨਾਮਿਸਮਾਹਾ॥੪॥੨॥੧੧॥ਮਲਾਰਮਹਲਾ੩
॥ਜੀਵਤਮੁਕਤਗੁਰਮਤੀਲਾਗੇ॥ਹਰਿਕੀਭਗਤਿਅਨਦਿਨੁਸਦਜਾਗੇ॥ਸਤਿਗੁਰੁ
ਸੇਵਹਿਆਪੁਗਵਾਇ॥ਹਉਤਿਨਜਨਕੈਸਦਲਾਗਉਪਾਇ॥੧॥ਹਉਜੀਵਾਂਸਦਾ
ਹਰਿਕੇਗੁਣਗਾਈ॥ਗੁਰਕਾਸਬਦੁਮਹਾਰਸੁਮੀਠਾਹਰਿਕੈਨਾਮਿਮੁਕਤਿਗਤਿਪਾਈ॥੧
॥ਰਹਾਉ॥ਮਾਇਆਮੋਹੁਅਗਿਆਨੁਗੁਬਾਰੁ॥ਮਨਮੁਖਮੋਹੇਮੁਗਧਗਵਾਰ॥ਅਨ
ਦਿਨੁਧੰਧਾਕਰਤਵਿਹਾਇ॥ਮਰਿਮਰਿਜੰਮਹਿਮਿਲੈਸਜਾਇ॥੨॥ਗੁਰਮੁਖਿਰਾਮ
ਨਾਮਿਲਿਵਲਾਈ॥ਕੂੜੈਲਾਲਚਿਨਾਲਪਟਾਈ॥ਜੋਕਿਛੁਹੋਵੈਸਹਜਿਸੁਭਾਇ॥
ਹਰਿਰਸੁਪੀਵੈਰਸਨਰਸਾਇ॥੩॥ਕੋਟਿਮਧੇਕਿਸਹਿਬੁਝਾਈ॥ਆਪੇਬਖਸੇਦੇਵ
ਡਿਆਈ॥ਜੋਧੁਰਿਮਿਲਿਆਸੁਵਿਛੁੜਿਨਜਾਈ॥ਨਾਨਕਹਰਿਹਰਿਨਾਮਿਸਮਾਈ॥
੪॥੩॥੧੨॥ਮਲਾਰਮਹਲਾ੩ ॥ਰਸਨਨਾਮੁਸਭੁਕੋਈਕਹੈ॥ਸਤਿਗੁਰੁਸੇਵੇ
ਤਾਨਾਮੁਲਹੈ॥ਬੰਧਨਤੋੜੇਮੁਕਤਿਘਰਿਰਹੈ॥ਗੁਰਸਬਦੀਅਸਥਿਰੁਘਰਿਬਹੈ॥੧
॥ਮੇਰੇਮਨਕਾਹੇਰੋਸੁਕਰੀਜੈ॥ਲਾਹਾਕਲਜੁਗਿਰਾਮਨਾਮੁਹੈਗੁਰਮਤਿਅਨਦਿਨੁਹਿਰ
ਦੈਰਵੀਜੈ॥੧॥ਰਹਾਉ॥ਬਾਬੀਹਾਖਿਨੁਖਿਨੁਬਿਲਲਾਇ॥ਬਿਨੁਪਿਰਦੇਖੇਨੀਦ
ਨਪਾਇ॥ਇਹੁਵੇਛੋੜਾਸਹਿਆਨਜਾਇ॥ਸਤਿਗੁਰੁਮਿਲੈਤਾਂਮਿਲੈਸੁਭਾਇ॥੨॥
ਨਾਮਹੀਣੁਬਿਨਸੈਦੁਖੁਪਾਇ॥ਤ੍ਰਿਸਨਾਜਲਿਆਭੂਖਨਜਾਇ॥ਵਿਣੁਭਾਗਾਨਾਮੁ
ਨਪਾਇਆਜਾਇ॥ਬਹੁਬਿਧਿਥਾਕਾਕਰਮਕਮਾਇ॥੩॥ਤ੍ਰੈਗੁਣਬਾਣੀਬੇਦਬੀ
ਚਾਰੁ॥ਬਿਖਿਆਮੈਲੁਬਿਖਿਆਵਾਪਾਰੁ॥ਮਰਿਜਨਮਹਿਫਿਰਿਹੋਹਿਖੁਆਰੁ॥
ਗੁਰਮੁਖਿਤੁਰੀਆਗੁਣੁਉਰਿਧਾਰੁ॥੪॥ਗੁਰੁਮਾਨੈਮਾਨੈਸਭੁਕੋਇ॥ਗੁਰਬਚਨੀਮਨੁ
ਸੀਤਲੁਹੋਇ॥ਚਹੁਜੁਗਿਸੋਭਾਨਿਰਮਲਜਨੁਸੋਇ॥ਨਾਨਕਗੁਰਮੁਖਿਵਿਰਲਾਕੋ
ਇ॥੫॥੪॥੧੩॥੯॥੨੨॥

ਰਾਗੁਮਲਾਰਮਹਲਾ੪ ਘਰੁ੧ ਚਉਪਦੇ॥ ੧ੴਸਤਿਗੁਰਪ੍ਰਸਾਦਿ॥

ਅਨਦਿਨੁਹਰਿਹਰਿਧਿਆਇਓਹਿਰਦੈਮਤਿਗੁਰਮਤਿਦੂਖਵਿਸਾਰੀ॥ਸਭਆਸਾ

ਮਨਸਾਬੰਧਨਤੂਟੇਹਰਿਹਰਿਪ੍ਰਭਿਕਿਰਪਾਧਾਰੀ॥੧॥ਮੈਨੈਨੀਹਰਿਹਰਿਲਾਗੀਤਾਰੀ॥
ਸਤਿਗੁਰੁਦੇਖਿਮੇਰਾਮਨੁਬਿਗਸਿਓਜਨੁਹਰਿਭੇਟਿਓਬਨਵਾਰੀ॥੧॥ਰਹਾਉ॥ਜਿਨਿਐ
ਸਾਨਾਮੁਵਿਸਾਰਿਆਮੇਰਾਹਰਿਹਰਿਤਿਸਕੈਕੁਲਿਲਾਗੀਗਾਰੀ॥ਹਰਿਤਿਸਕੈਕੁਲਿਪਰ
ਸੂਤਿਨਕਰੀਅਹੁਤਿਸੁਬਿਧਵਾਕਰਿਮਹਤਾਰੀ॥੨॥ਹਰਿਹਰਿਆਨਿਮਿਲਾਵਹੁਗੁਰੁ
ਸਾਧੂਜਿਸੁਅਹਿਨਿਸਿਹਰਿਉਰਿਧਾਰੀ॥ਗੁਰਿਡੀਠੈਗੁਰਕਾਸਿਖੁਬਿਗਸੈਜਿਉਬਾ
ਰਿਕੁਦੇਖਿਮਹਤਾਰੀ॥੩॥ਧਨਪਿਰਕਾਇਕਹੀਸੰਗਿਵਾਸਾਵਿਚਿਹਉਮੈਭੀਤਿਕਰ
ਰੀ॥ਗੁਰਿਪੂਰੈਹਉਮੈਭੀਤਿਤੋਰੀਜਨਨਾਨਕਮਿਲੇਬਨਵਾਰੀ॥੪॥੧॥ਮਲਾਰਮਹ
ਲਾ ੪ ॥ਗੰਗਾਜਮੁਨਾਗੋਦਾਵਰੀਸਰਸੁਤੀਤੇਕਰਹਿਉਦਮੁਧੂਰਿਸਾਧੂਕੀਤਾਈ॥
ਕਿਲਵਿਖਮੈਲੁਭਰੇਪਰੇਹਮਰੈਵਿਚਿਹਮਰੀਮੈਲੁਸਾਧੂਕੀਧੂਰਿਗਵਾਈ॥੧॥
ਤੀਰਥਿਅਠਸਠਿਮਜਨੁਨਾਈ॥ਸਤਸੰਗਤਿਕੀਧੂਰਿਪਰੀਉਡਿਨੇਤ੍ਰੀਸਭਦੁਰਮਤਿ
ਮੈਲੁਗਵਾਈ॥੧॥ਰਹਾਉ॥ਜਾਹਰਨਵੀਤਪੈਭਾਗੀਰਥਿਆਣੀਕੇਦਾਰੁਥਾਪਿਓਮ
ਹਸਾਈ॥ਕਾਂਸੀਕ੍ਰਿਸਨੁਚਰਾਵਤਗਾਊਮਿਲਿਹਰਿਜਨਸੋਭਾਪਾਈ॥੨॥ਜਿਤਨੇਤੀ
ਰਥਦੇਵੀਥਾਪੇਸਭਿਤਿਤਨੇਲੋਚਹਿਧੂਰਿਸਾਧੂਕੀਤਾਈ॥ਹਰਿਕਾਸੰਤੁਮਿਲੈਗੁਰ
ਸਾਧੂਲੈਤਿਸਕੀਧੂਰਿਮੁਖਿਲਾਈ॥੩॥ਜਿਤਨੀਸ੍ਰਿਸਟਿਤੁਮਰੀਮੇਰੇਸੁਆਮੀਸਭ
ਤਿਤਨੀਲੋਚੈਧੂਰਿਸਾਧੂਕੀਤਾਈ॥ਨਾਨਕਲਿਲਾਟਿਹੋਵੈਜਿਸੁਲਿਖਿਆਤਿਸੁਸ
ਧੂਧੂਰਿਦੇਹਰਿਪਾਰਿਲੰਘਾਈ॥੪॥੨॥ਮਲਾਰਮਹਲਾ ੪ ॥ਤਿਸੁਜਨਕ
ਉਹਰਿਮੀਠਲਗਾਨਾਜਿਸੁਹਰਿਹਰਿਕ੍ਰਿਪਾਕਰੈ॥ਤਿਸਕੀਭੂਖਦੂਖਸਭਉਤਰੈਜੋਹ
ਰਿਗੁਣਹਰਿਉਚਰੈ॥੧॥ਜਪਿਮਨਹਰਿਹਰਿਹਰਿਨਿਸਤਰੈ॥ਗੁਰਕੇਬਚਨਕਰਨ
ਸੁਨਿਧਿਆਵੈਭਵਸਾਗਰੁਪਾਰਿਪਰੈ॥੧॥ਰਹਾਉ॥ਤਿਸੁਜਨਕੇਹਮਹਾਟਿਬਿਹਾਝੇ
ਜਿਸੁਹਰਿਹਰਿਕ੍ਰਿਪਾਕਰੈ॥ਹਰਿਜਨਕਉਮਿਲਿਆਂਸੁਖੁਪਾਈਐਸਭਦੁਰਮਤਿ
ਮੈਲੁਹਰੈ॥੨॥ਹਰਿਜਨਕਉਹਰਿਭੂਖਲਗਾਨੀਜਨੁਤ੍ਰਿਪਤੈਜਾਹਰਿਗੁਨਬਿਚਰੈ
॥ਹਰਿਕਾਜਨੁਹਰਿਜਲਕਾਮੀਨਾਹਰਿਬਿਸਰਤਫੂਟਿਮਰੈ॥੩॥ਜਿਨਿਏਹਪ੍ਰੀਤਿ
ਲਾਈਸੋਜਾਨੈਕੈਜਾਨੈਜਿਸੁਮਨਿਧਰੈ॥ਜਨੁਨਾਨਕੁਹਰਿਦੇਖਿਸੁਖੁਪਾਵੈਸਭਤਨਕੀ

ਭੂਖਟਰੈ॥੪॥੩॥ਮਲਾਰਮਹਲਾ ੪ ॥ਜਿਤਨੇਜੀਅਜੰਤਪ੍ਰਭਿਕੀਨੇਤਿਤ ੬੫੨
ਨੇਸਿਰਿਕਾਰਲਿਖਾਵੈ॥ਹਰਿਜਨਕਉਹਰਿਦੀਨਵਡਾਈਹਰਿਜਨੁਹਰਿਕਾਰੈਲਾਵੈ॥
੧॥ਸਤਿਗੁਰੁਹਰਿਹਰਿਨਾਮੁਦ੍ਰਿੜਾਵੈ॥ਹਰਿਬੋਲਹੁਗੁਰਕੇਸਿਖਮੇਰੇਭਾਈਹਰਿਭਉ
ਜਲੁਜਗਤੁਤਰਾਵੈ॥੧॥ਰਹਾਉ॥ਜੋਗੁਰਕਉਜਨੁਪੂਜੇਸੇਵੇਸੋਜਨੁਮੇਰੇਹਰਿਪ੍ਰਭਭਾਵੈ॥
ਹਰਿਕੀਸੇਵਾਸਤਿਗੁਰੁਪੂਜਹੁਕਰਿਕਿਰਪਾਆਪਿਤਰਾਵੈ॥੨॥ਭਰਮਿਭੂਲੇਅਗਿਆਨੀ
ਅੰਧੁਲੇਭ੍ਰਮਿਭ੍ਰਮਿਫੂਲਤੋਰਾਵੈ॥ਨਿਰਜੀਉਪੂਜਹਿਮੜਾਸਰੇਵਹਿਸਭਬਿਰਥੀਘਾਲ
ਗਵਾਵੈ॥੩॥ਬ੍ਰਹਮੁਬਿੰਦੇਸੋਸਤਿਗੁਰੁਕਹੀਐਹਰਿਹਰਿਕਥਾਸੁਣਾਵੈ॥ਤਿਸੁਗੁਰਕਉਛ
ਦਨਭੋਜਨਪਾਟਪਟੰਬਰਬਹੁਬਿਧਿਸਤਿਕਰਿਮੁਖਿਸੰਚਹੁਤਿਸੁਪੁੰਨਕੀਫਿਰਿਤੋਟਿਨ
ਆਵੈ॥੪॥ਸਤਿਗੁਰੁਦੇਉਪਰਤਖਿਹਰਿਮੂਰਤਿਜੋਅੰਮ੍ਰਿਤਬਚਨਸੁਣਾਵੈ॥ਨਾਨਕਭ
ਗਭਲੇਤਿਸੁਜਨਕੇਜੋਹਰਿਚਰਣੀਚਿਤੁਲਾਵੈ॥੫॥੪॥ਮਲਾਰਮਹਲਾ ੪ ॥
ਜਿਨਕੈਹੀਅਰੈਬਸਿਓਮੇਰਾਸਤਿਗੁਰੁਤੇਸੰਤਭਲੇਭਲਭਾਂਤਿ॥ਤਿਨਦੇਖੇਮੇਰਾਮਨੁ
ਬਿਗਸੈਹਉਤਿਨਕੈਸਦਬਲਿਜਾਂਤ॥੧॥ਗਿਆਨੀਹਰਿਬੋਲਹੁਦਿਨੁਰਾਤਿ॥ਤਿਨ
ਕੀਤ੍ਰਿਸਨਾਭੂਖਸਭਉਤਰੀਜੋਗੁਰਮਤਿਰਾਮਰਸੁਖਾਂਤਿ॥੧॥ਰਹਾਉ॥ਹਰਿਕੇਦਾਸਸ
ਧਸਖਾਜਨਜਿਨਮਿਲਿਆਲਹਿਜਾਇਭਰਾਂਤਿ॥ਜਿਉਜਲਦੁਧਭਿੰਨਭਿੰਨਕਾਢੈ
ਚੁਣਿਹੰਸੁਲਾਤਿਉਦੇਹੀਤੇਚੁਣਿਕਾਢੈਸਾਧੂਹਉਮੈਤਾਤਿ॥੨॥ਜਿਨਕੈਪ੍ਰੀਤਿਨਾਹੀ
ਹਰਿਹਿਰਦੈਤੇਕਪਟੀਨਰਨਿਤਕਪਟੁਕਮਾਂਤਿ॥ਤਿਨਕਉਕਿਆਕੋਈਦੇਇਖਵਾਲੈ
ਓਇਆਪਿਬੀਜਿਆਪੇਹੀਖਾਂਤਿ॥੩॥ਹਰਿਕਾਚਿਹਨੁਸੋਈਹਰਿਜਨਕਾਹਰਿਆਪੇ
ਜਨਮਹਿਆਪੁਰਖਾਂਤਿ॥ਧਨੁਧੰਨੁਗੁਰੂਨਾਨਕੁਸਮਦਰਸੀਜਿਨਿਨਿੰਦਾਉਸਤਤਿਤਰੀ
ਤਰਾਂਤਿ॥੪॥੫॥ਮਲਾਰਮਹਲਾ ੪ ॥ਅਗਮੁਅਗੋਚਰੁਨਾਮੁਹਰਿਊਤਮੁਹਰਿ
ਕਿਰਪਾਤੇਜਪਿਲਇਆ॥ਸਤਸੰਗਤਿਸਾਧਪਾਈਵਡਭਾਗੀਸੰਗਿਸਾਧੂਪਾਰਿਪਇ
ਆ॥੧॥ਮੇਰੈਮਨਿਅਨਦਿਨੁਅਨਦੁਭਇਆ॥ਗੁਰਪਰਸਾਦਿਨਾਮੁਹਰਿਜਪਿਆਮੇ
ਰੇਮਨਕਾਭ੍ਰਮੁਭਉਗਇਆ॥੧॥ਜਿਨਹਰਿਗਾਇਆਜਿਨਹਰਿਜਪਿਆਤਿਨਸੰਗਤਿ
ਹਰਿਮੇਲਹੁਕਰਿਮਇਆ॥ਤਿਨਕਉਦਰਸੁਦੇਖਿਸੁਖੁਪਾਇਆਦੁਖੁਹਉਮੈਰੋਗੁਗ

ਇਆ॥੨॥ਜੋਅਨਦਿਨੁਹਿਰਦੈਨਾਮੁਧਿਆਵਹਿਸਭੁਜਨਮੁਤਿਨਾਕਾਸਫਲੁਭਇ
ਆ॥ਓਇਆਪਿਤਰੇਸ੍ਰਿਸਟਿਸਭਤਾਰੀਸਭੁਕੁਲੁਭੀਪਾਰਿਪਇਆ॥੩॥ਤੁਧੁਆ
ਪੇਆਪਿਉਪਾਇਆਸਭੁਜਗੁਤੁਧੁਆਪੇਵਸਿਕਰਿਲਇਆ॥ਜਨਨਾਨਕਕਉਪ੍ਰ
ਭਿਕਿਰਪਾਧਾਰੀਬਿਖੁਡੁਬਦਾਕਾਢਿਲਇਆ॥੪॥੬॥ਮਲਾਰਮਹਲਾ੪
॥ਗੁਰਪਰਸਾਦੀਅੰਮ੍ਰਿਤੁਨਹੀਪੀਆ॥ਤ੍ਰਿਸਨਾਭੂਖਨਜਾਈ॥ਮਨਮੁਖਮੂੜ੍ਜਲਤ
ਅਹੰਕਾਰੀਹਉਮੈਵਿਚਿਦੁਖੁਪਾਈ॥ਆਵਤਜਾਤਬਿਰਥਾਜਨਮੁਗਵਾਇਆਦੁਖਿ
ਲਾਗੈਪਛੁਤਾਈ॥ਜਿਸਤੇਉਪਜੇਤਿਸਹਿਨਚੇਤਹਿਧ੍ਰਿਗੁਜੀਵਣੁਧ੍ਰਿਗੁਖਾਈ॥੧
॥ਪ੍ਰਾਣੀਗੁਰਮੁਖਿਨਾਮੁਧਿਆਈ॥ਹਰਿਹਰਿਕ੍ਰਿਪਾਕਰੇਗੁਰੁਮੇਲੇਹਰਿਹਰਿਨਾਮਿਸਮਾ
ਈ॥੧॥ਰਹਾਉ॥ਮਨਮੁਖਜਨਮੁਭਇਆਹੈਬਿਰਥਾਆਵਤਜਾਤਲਜਾਈ॥ਕਾਮਿ
ਕ੍ਰੋਧਿਡੂਬੇਅਭਿਮਾਨੀਹਉਮੈਵਿਚਿਜਲਿਜਾਈ॥ਤਿਨਸਿਧਿਨਬੁਧਿਭਈਮਤਿਮ
ਧਿਮਲੋਭਲਹਰਿਦੁਖੁਪਾਈ॥ਗੁਰਬਿਹੂਨਮਹਾਦੁਖੁਪਾਇਆਜਮਪਕਰੇਬਿਲਲ
ਾਈ॥੨॥ਹਰਿਕਾਨਾਮੁਅਗੋਚਰੁਪਾਇਆਗੁਰਮੁਖਿਸਹਜਿਸੁਭਾਈ॥ਨਾਮੁਨਿਧਾਨੁਵਸਿ
ਆਘਟਅੰਤਰਿਰਸਨਾਹਰਿਗੁਣਗਾਈ॥ਸਦਾਅਨੰਦਿਰਹੈਦਿਨੁਰਾਤੀਏਕਸਬਦਿ
ਲਿਵਲਾਈ॥ਨਾਮੁਪਦਾਰਥੁਸਹਜੇਪਾਇਆਇਹਸਤਿਗੁਰਕੀਵਡਿਆਈ॥੩॥
ਸਤਿਗੁਰਤੇਹਰਿਹਰਿਮਨਿਵਸਿਆਸਤਿਗੁਰਕਉਸਦਬਲਿਜਾਈ॥ਮਨੁਤਨੁਅਰ
ਪਿਰਖਉਸਭੁਆਗੈਗੁਰਚਰਣੀਚਿਤੁਲਾਈ॥ਅਪਣੀਕ੍ਰਿਪਾਕਰਹੁਗੁਰਪੂਰੇਆਪੇ
ਲੈਹੁਮਿਲਾਈ॥ਹਮਲੋਹਗੁਰਨਾਵਬੋਹਿਥਾਨਾਨਕਪਾਰਿਲੰਘਾਈ॥੪॥੭॥

ਮਲਾਰਮਹਲਾ੪ ਪੜਤਾਲਘਰੁ੩ ੴਸਤਿਗੁਰਪ੍ਰਸਾਦਿ॥

ਹਰਿਜਨਬੋਲਤਸ੍ਰੀਰਾਮਨਾਮਾਮਿਲਿਸਾਧਸੰਗਤਿਹਰਿਤੋਰ॥੧॥ਰਹਾਉ॥ਹਰਿਧਨੁਬਨ
ਜਹੁਹਰਿਧਨੁਸੰਚਹੁਜਿਸੁਲਾਗਤਹੈਨਹੀਚੋਰ॥੧॥ਚਾਤ੍ਰਿਕਮੋਰਬੋਲਤਦਿਨੁਰਾਤੀਸੁ
ਨਿਘਨਹਰਕੀਘੋਰ॥੨॥ਜੋਬੋਲਤਹੈਮ੍ਰਿਗਮੀਨਪੰਖੇਰੂਸੁਬਿਨੁਹਰਿਜਾਪਤਹੈਨਹੀ
ਹੋਰ॥੩॥ਨਾਨਕਜਨਹਰਿਕੀਰਤਿਗਾਈਛੂਟਿਗਇਓਜਮਕਾਸਭੁਸੋਰ॥੪॥੧॥੮॥

ਮਲਾਰਮਹਲਾ੪ ॥ਰਾਮਰਾਮਬੋਲਿਬੋਲਿਖੋਜਤੇਬਡਭਾਗੀ॥ਹਰਿਕਾਪੰਥੁ ੬੫੩
ਕੋਊਬਤਾਵੈਹਉਤਾਕੈਪਾਇਲਾਗੀ॥੧॥ਰਹਾਉ॥ਹਰਿਹਮਾਰੋਮੀਤੁਸਖਾਈਹਮਹਰਿ
ਸਿਉਪ੍ਰੀਤਿਲਾਗੀ॥ਹਰਿਹਮਗਾਵਹਿਹਰਿਹਮਬੋਲਹਿਅਉਰੁਦੁਤੀਆਪ੍ਰੀਤਿਹਮ
ਤਿਆਗੀ॥੧॥ਮਨਮੋਹਨਮੋਰੋਪ੍ਰੀਤਮਰਾਮੁਹਰਿਪਰਮਾਨੰਦੁਬੈਰਾਗੀ॥ਹਰਿਦੇਖੇਜੀ
ਵਤਹੈਨਾਨਕੁਇਕਨਿਮਖਪਲੋਮੁਖਿਲਾਗੀ॥੨॥੨॥੯॥੩੧॥

ਰਾਗੁਮਲਾਰਮਹਲਾ੫ ਚਉਪਦੇਘਰੁ੧ ੴਸਤਿਗੁਰਪ੍ਰਸਾਦਿ॥

ਕਿਆਤੂਸੋਚਹਿਕਿਆਤੂਚਿਤਵਹਿਕਿਆਤੂੰਕਰਹਿਉਪਾਏ॥ਤਾਕਉਕਹਹੁਪਰ
ਵਾਹਕਾਹੂਕੀਜਿਹਗੋਪਾਲਸਹਾਏ॥੧॥ਬਰਸੈਮੇਘੁਸਖੀਘਰਿਪਾਹੁਨਆਏ॥ਮੋਹਿ
ਦੀਨਕ੍ਰਿਪਾਨਿਧਿਠਾਕੁਰਨਵਨਿਧਿਨਾਮਿਸਮਾਏ॥੧॥ਰਹਾਉ॥ਅਨਿਕਪ੍ਰਕਾਰਭੋਜਨ
ਬਹੁਕੀਏਬਹੁਬਿੰਜਨਮਿਸਟਾਏ॥ਕਰੀਪਾਕਸਾਲਸੋਚਪਵਿਤ੍ਰਾਹੁਣਿਲਾਵਹੁਭੋਗੁਹ
ਰਿਰਾਏ॥੨॥ਦੁਸਟਬਿਦਾਰੇਸਾਜਨਰਹਸੇਇਹਿਮੰਦਿਰਘਰਿਅਪਨਾਏ॥ਜਉਗ੍ਰਿ
ਹਿਲਾਲੁਰੰਗੀਓਆਇਆਤਉਮੈਸਭਿਸੁਖਪਾਏ॥੩॥ਸੰਤਸਭਾਓਟਗੁਰਪੂਰੇਧੁਰਿ
ਮਸਤਕਿਲੇਖੁਲਿਖਾਏ॥ਜਨਨਾਨਕਕੰਤੁਰੰਗੀਲਾਪਾਇਆਫਿਰਿਦੂਖੁਨਲਾਗੈਆ
ਏ॥੪॥੧॥ਮਲਾਰਮਹਲਾ੫ ॥ਖੀਰਅਧਾਰਿਬਾਰਿਕੁਜਬਹੋਤਾਬਿਨੁਖੀਰੈਰ
ਹਨੁਨਜਾਈ॥ਸਾਰਿਸਮ੍ਹਾਲਿਮਾਤਾਮੁਖਿਨੀਰੈਤਬਓਹੁਤ੍ਰਿਪਤਿਅਘਾਈ॥੧॥ਹਮ
ਬਾਰਿਕਪਿਤਾਪ੍ਰਭੁਦਾਤਾ॥ਭੂਲਹਿਬਾਰਿਕਅਨਿਕਲਖਬਰੀਆਅਨਠਉਰਨਾਹੀ
ਜਹਜਾਤਾ॥੧॥ਰਹਾਉ॥ਚੰਚਲਮਤਿਬਾਰਿਕਬਪੁਰੇਕੀਸਰਪਅਗਨਿਕਰਮੇਲੈ॥
ਮਾਤਾਪਿਤਾਕੰਠਿਲਾਇਰਾਖੈਅਨਦਸਹਜਤਬਖੇਲੈ॥੨॥ਜਿਸਕਾਪਿਤਾਤੂਹੈਮੇਰੇ
ਸੁਆਮੀਤਿਸੁਬਾਰਿਕਭੂਖਕੈਸੀ॥ਨਵਨਿਧਿਨਾਮੁਨਿਧਾਨੁਗ੍ਰਿਹਿਤੇਰੈਮਨਿਬਾਂਛੈਸੋ
ਲੈਸੀ॥੩॥ਪਿਤਾਕ੍ਰਿਪਾਲਿਆਗਿਆਇਹਦੀਨੀਬਾਰਿਕੁਮੁਖਿਮਾਂਗੈਸੋਦੇਨਾ॥ਨਾਨ
ਕਬਾਰਿਕੁਦਰਸੁਪ੍ਰਭਚਾਹੈਮੋਹਿਹ੍ਰਿਦੈਬਸਹਿਨਿਤਚਰਨਾ॥੪॥੨॥ਮਲਾਰਮਹਲ
੫ ॥ਸਗਲਬਿਧੀਜੁਰਿਆਹਰੁਕਰਿਆਤਜਿਓਸਗਲਅੰਦੇਸਾ॥ਕਾਰਜੁ

ਸਗਲਾਅਰੰਭਿਓਘਰਕਾਠਾਕੁਰਕਾਭਾਰੋਸਾ॥੧॥ਸੁਨੀਐਬਾਜੈਬਾਜਸੁਹਾਵੀ॥ਭੋਰੁਭ
ਇਆਮੈਪ੍ਰਿਅਮੁਖਪੇਖੇਗ੍ਰਿਹਿਮੰਗਲਸੁਹਲਾਵੀ॥੧॥ਰਹਾਉ॥ਮਨੂਆਲਾਇਸਵਾਰੇ
ਥਾਨਾਂਪੂਛਉਸੰਤਾਜਾਏ॥ਖੋਜਤਖੋਜਤਮੈਪਾਹੁਨਮਿਲਿਓਭਗਤਿਕਰਉਨਿਵਿਪਾਏ॥
੨॥ਜਬਪ੍ਰਿਅਆਇਬਸੇਗ੍ਰਿਹਿਆਸਨਿਤਬਹਮਮੰਗਲੁਗਾਇਆ॥ਮੀਤਸਾਜਨ
ਮੇਰੇਭਏਸੁਹੇਲੇਪ੍ਰਭੁਪੂਰਾਗੁਰੂਮਿਲਾਇਆ॥੩॥ਸਖੀਸਹੇਲੀਭਏਅਨੰਦਾਗੁਰਿਕਾਰ
ਜਹਮਰੇਪੂਰੇ॥ਕਹੁਨਾਨਕਵਰੁਮਿਲਿਆਸੁਖਦਾਤਾਛੋਡਿਨਜਾਈਦੂਰੇ॥੪॥੩॥ਮਲਾ
ਰਮਹਲਾ੫ ॥ਰਾਜਤੇਕੀਟਕੀਟਤੇਸੁਰਪਤਿਕਰਿਦੋਖਜਠਰਕਉਭਰਤੇ॥ਕ੍ਰਿ
ਪਾਨਿਧਿਛੋਡਿਆਨਕਉਪੂਜਹਿਆਤਮਘਾਤੀਹਰਤੇ॥੧॥ਹਰਿਬਿਸਰਤਤੇਦੁਖਿ
ਦੁਖਿਮਰਤੇ॥ਅਨਿਕਬਾਰਭ੍ਰਮਹਿਬਹੁਜੋਨੀਟੇਕਨਕਾਹੂਧਰਤੇ॥੧॥ਰਹਾਉ॥ਤਿਆ
ਗਿਸੁਆਮੀਆਨਕਉਚਿਤਵਤਮੂੜਮੁਗਧਖਲਖਰਤੇ॥ਕਾਗਰਨਾਵਲੰਘਹਿਕਤ
ਸਾਗਰੁਬ੍ਰਿਥਾਕਥਤਹਮਤਰਤੇ॥੨॥ਸਿਵਬਿਰੰਚਿਅਸੁਰਸੁਰਜੇਤੇਕਾਲਅਗਨਿ
ਮਹਿਜਰਤੇ॥ਨਾਨਕਸਰਨਿਚਰਨਕਮਲਨਕੀਤੁਮਨਡਾਰਹੁਪ੍ਰਭਕਰਤੇ॥੩॥੪॥

ਰਾਗੁਮਲਾਰਮਹਲਾ੫ ਦੁਪਦੇ ਘਰੁ੧ ੴਸਤਿਗੁਰਪ੍ਰਸਾਦਿ॥

ਪ੍ਰਭਮੇਰੇਓਇਬੈਰਾਗੀਤਿਆਗੀ॥ਹਉਇਕੁਖਿਨੁਤਿਸੁਬਿਨੁਰਹਿਨਸਕਉਪ੍ਰੀਤਿਹਮਾ
ਰੀਲਾਗੀ॥੧॥ਰਹਾਉ॥ਉਨਕੈਸੰਗਿਮੋਹਿਪ੍ਰਭੁਚਿਤਿਆਵੈਸੰਤਪ੍ਰਸਾਦਿਮੋਹਿਜਾਗੀ॥
ਸੁਨਿਉਪਦੇਸੁਭਏਮਨਨਿਰਮਲਗੁਨਗਾਏਰੰਗਿਰਾਂਗੀ॥੧॥ਇਹੁਮਨੁਦੇਇਕੀਏਸੰਤ
ਮੀਤਾਕ੍ਰਿਪਾਲਭਏਬਡਭਾਗੀ॥ਮਹਾਸੁਖੁਪਾਇਆਬਰਨਿਨਸਾਕਉਰੇਨੁਨਾਨਕਜਨਪਾ
ਗੀ॥੨॥੧॥੫॥ਮਲਾਰਮਹਲਾ੫ ॥ਮਾਈਮੋਹਿਪ੍ਰੀਤਮੁਦੇਹੁਮਿਲਾਈ॥ਸਗ
ਲਸਹੇਲੀਸੁਖਭਰਿਸੂਤੀਜਿਹਘਰਿਲਾਲੁਬਸਾਈ॥੧॥ਰਹਾਉ॥ਮੋਹਿਅਵਗਨਪ੍ਰ
ਭੁਸਦਾਦਇਆਲਾਮੋਹਿਨਿਰਗੁਨਕਿਆਚਤੁਰਾਈ॥ਕਰਉਬਰਾਬਰਿਜੋਪ੍ਰਿਅਸੰਗਿ
ਰਾਤੀਇਹਹਉਮੈਕੀਢੀਠਾਈ॥੧॥ਭਈਨਿਮਾਣੀਸਰਣਿਇਕਤਾਕੀਗੁਰਸਤਿਗੁਰ
ਪੁਰਖਸੁਖਦਾਈ॥ਏਕਨਿਮਖਮਹਿਮੇਰਾਸਭੁਦੁਖੁਕਾਟਿਆਨਾਨਕਸੁਖਿਰੈਨਿਬਿਹਾ

ਰੀ॥੨॥੨॥੬॥ਮਲਾਰਮਹਲਾ੫ ॥ਬਰਸੁਮੇਘਜੀਤਿਲੁਬਿਲਮੁਨਲਾਉ॥ਬ
ਰਸੁਪਿਆਰੇਮਨਹਿਸਧਾਰੇਹੋਇਅਨਦੁਸਦਾਮਨਿਚਾਉ॥੧॥ਰਹਾਉ॥ਹਮਤੇਰੀਧਰਸੁਆਮੀ
ਆਮੇਰੇਤੂਕਿਉਮਨਹੁਬਿਸਾਰੇ॥ਇਸਤ੍ਰੀਰੂਪਚੇਰੀਕੀਨਿਆਈਸੋਭਨਹੀਬਿਨੁਭਰਤਾਰੇ॥
੧॥ਬਿਨਉਸੁਨਿਓਜਬਠਾਕੁਰਿਮੇਰੈਬੇਗਿਆਇਓਕਿਰਪਾਧਾਰੇ॥ਕਹੁਨਾਨਕਮੇਰੋਬਨਿਓ
ਸੁਹਾਗੋਪਤਿਸੋਭਾਭਲੇਅਚਾਰੇ॥੨॥੩॥੭॥ਮਲਾਰਮਹਲਾ੫ ॥ਪ੍ਰੀਤਮੁਸਾਚਾ
ਨਾਮੁਧਿਆਇ॥ਦੂਖਦਰਦਬਿਨਸੈਭਵਸਾਗਰੁਗੁਰਕੀਮੂਰਤਿਰਿਦੈਬਸਾਇ॥੧॥ਰ
ਹਾਉ॥ਦੁਸਮਨਹਤੇਦੋਖੀਸਭਿਵਿਆਪੇਹਰਿਸਰਣਾਈਆਇਆ॥ਰਾਖਨਹਾਰੈਹਾਥ
ਦੇਰਾਖਿਓਨਾਮੁਪਦਾਰਥੁਪਾਇਆ॥੧॥ਕਰਿਕਿਰਪਾਕਿਲਵਿਖਸਭਿਕਾਟੇਨਾਮੁਨਿਰਮ
ਲੁਮਨਿਦੀਆ॥ਗੁਣਨਿਧਾਨੁਨਾਨਕਮਨਿਵਸਿਆਬਾਹੁੜਿਦੂਖਨਥੀਆ॥੨॥੪॥੮॥
ਮਲਾਰਮਹਲਾ੫ ॥ਪ੍ਰਭਮੇਰੇਪ੍ਰੀਤਮਪ੍ਰਾਨਪਿਆਰੇ॥ਪ੍ਰੇਮਭਗਤਿਅਪੁਨੋਨਾ
ਮੁਦੀਜੈਦਇਆਲਅਨੁਗ੍ਰਹੁਧਾਰੇ॥੧॥ਰਹਾਉ॥ਸਿਮਰਉਚਰਨਤੁਹਾਰੇਪ੍ਰੀਤਮਰਿ
ਦੈਤੁਹਾਰੀਆਸਾ॥ਸੰਤਜਨਾਪਹਿਕਰਉਬੇਨਤੀਮਨਿਦਰਸਨਕੀਪਿਆਸਾ॥੧॥ਬਿ
ਛੁਰਤਮਰਨੁਜੀਵਨੁਹਰਿਮਿਲਤੇਜਨਕਉਦਰਸਨੁਦੀਜੈ॥ਨਾਮਅਧਾਰੁਜੀਵਨੁਧਨੁਨਾ
ਨਕਪ੍ਰਭਮੇਰੇਕਿਰਪਾਕੀਜੈ॥੨॥੫॥੯॥ਮਲਾਰਮਹਲਾ੫ ॥ਅਬਅਪਨੇਪ੍ਰੀ
ਤਮਸਿਉਬਨਿਆਈ॥ਰਾਜਾਰਾਮੁਰਮਤਸੁਖੁਪਾਇਓਬਰਸੁਮੇਘਸੁਖਦਾਈ॥੧॥ਰ
ਹਾਉ॥ਇਕੁਪਲੁਬਿਸਰਤਨਹੀਸੁਖਸਾਗਰੁਨਾਮੁਨਵੈਨਿਧਿਪਾਈ॥ਉਦੌਤੁਭਇਓਪੂ
ਰਨਭਾਵੀਕੋਭੇਟੇਸੰਤਸਹਾਈ॥੧॥ਸੁਖਉਪਜੇਦੁਖਸਗਲਬਿਨਾਸੇਪਾਰਬ੍ਰਹਮਲਿਵ
ਲਾਈ॥ਤਰਿਓਸੰਸਾਰੁਕਠਿਨਭੈਸਾਗਰੁਹਰਿਨਾਨਕਚਰਨਧਿਆਈ॥੨॥੬॥੧੦॥
ਮਲਾਰਮਹਲਾ੫ ॥ਘਨਿਹਰਬਰਸਿਸਗਲਜਗੁਛਾਇਆ॥ਭਏਕ੍ਰਿਪਾਲ
ਪ੍ਰੀਤਮਪ੍ਰਭਮੇਰੇਅਨਦਮੰਗਲਸੁਖਪਾਇਆ॥੧॥ਰਹਾਉ॥ਮਿਟੇਕਲੇਸਤ੍ਰਿਸਨਸਭ
ਬੂਝੀਪਾਰਬ੍ਰਹਮੁਮਨਿਧਿਆਇਆ॥ਸਾਧਸੰਗਿਜਨਮਮਰਨਨਿਵਾਰੇਬਹੁਰਿਨਕ
ਤਹੂਧਾਇਆ॥੧॥ਮਨੁਤਨੁਨਾਮਿਨਿਰੰਜਨਿਰਾਤਉਚਰਨਕਮਲਲਿਵਲਾਇਆ॥
ਅੰਗੀਕਾਰੁਕੀਓਪ੍ਰਭਿਅਪਨੈਨਾਨਕਦਾਸਸਰਣਾਇਆ॥੨॥੭॥੧੧॥ਮਲਾਰਮਹ

ਲਾ ੫ ॥ਬਿਛੁਰਤਕਿਉਜੀਵੇਓਇਜੀਵਨ॥ਚਿਤਹਿਉਲਾਸਆਸਮਿਲਬੇ
ਕੀਚਰਨਕਮਲਰਸਪੀਵਨ॥੧॥ਰਹਾਉ॥ਜਿਨਕਉਪਿਆਸਤੁਮਾਰੀਪ੍ਰੀਤਮਤਿਨਕ
ਉਅੰਤਰੁਨਾਹੀ॥ਜਿਨਕਉਬਿਸਰੈਮੇਰੋਰਾਮੁਪਿਆਰਾਸੇਮੂਏਮਰਿਜਾਂਹੀ॥੧॥ਮਨਿਤ
ਨਿਰਵਿਰਹਿਆਜਗਦੀਸੁਰਪੇਖਤਸਦਾਹਜੂਰੇ॥ਨਾਨਕਰਵਿਰਹਿਓਸਭਅੰਤਰਿਸ
ਰਬਰਹਿਆਭਰਪੂਰੇ॥੨॥੮॥੧੨॥ਮਲਾਰਮਹਲਾ ੫ ॥ਹਰਿਕੈਭਜਨਿਕ
ਉਨਕਉਨਨਤਾਰੇ॥ਖਗਤਨਮੀਨਤਨਮ੍ਰਿਗਤਨਬਰਾਹਤਨਸਾਧੂਸੰਗਿਉਧਾਰੇ॥੧॥
ਰਹਾਉ॥ਦੇਵਕੁਲਦੈਤਕੁਲਜਖਕਿੰਨਰਨਰਸਾਗਰਉਤਰੇਪਾਰੇ॥ਜੋਜੋਭਜਨੁਕ
ਰੈਸਾਧੂਸੰਗਿਤਾਕੇਦੂਖਬਿਦਾਰੇ॥੧॥ਕਾਮਕਰੋਧਮਹਾਬਿਖਿਆਰਸਇਨਤੇਭਏਨਿ
ਰਾਰੇ॥ਦੀਨਦਇਆਲਜਪਹਿਕਰੁਣਾਮੈਨਾਨਕਸਦਬਲਿਹਾਰੇ॥੨॥੯॥੧੩॥
ਮਲਾਰਮਹਲਾ ੫ ॥ਆਜੁਮੈਬੈਸਿਓਹਰਿਹਾਟ॥ਨਾਮੁਰਾਸਿਸਾਝੀਕਰਿਜਨ
ਸਿਉਜਾਂਉਨਜਮਕੈਘਾਟ॥੧॥ਰਹਾਉ॥ਧਾਰਿਅਨੁਗ੍ਰਹੁਪਾਰਬ੍ਰਹਮਿਰਾਖੇਭ੍ਰਮਕੇਖੁ
ਲ੍ਹੇਕਪਾਟ॥ਬੇਸੁਮਾਰਸਾਹੁਪ੍ਰਭੁਪਾਇਆਲਾਹਾਚਰਨਨਿਧਿਖਾਟ॥੧॥ਸਰਨਿਗਹੀ
ਅਚੁਤਅਬਿਨਾਸੀਕਿਲਬਿਖਕਾਢੇਹੈਛਾਂਟਿ॥ਕਲਿਕਲੇਸਮਿਟੇਦਾਸਨਾਨਕਬ
ਹੁਰਿਨਜੋਨੀਮਾਟ॥੨॥੧੦॥੧੪॥ਮਲਾਰਮਹਲਾ ੫ ॥ਬਹੁਬਿਧਿਮਾਇਆ
ਮੋਹਹਿਰਾਨੋ॥ਕੋਟਿਮਧੇਕੋਊਬਿਰਲਾਸੇਵਕੁਪੂਰਨਭਗਤੁਚਿਰਾਨੋ॥੧॥ਰਹਾਉ॥
ਇਤਉਤਡੋਲਿਡੋਲਿਸ੍ਰਮੁਪਾਇਓਤਨੁਧਨੁਹੋਤਬਿਰਾਨੋ॥ਲੋਗਦੁਰਾਇਕਰਤਠ
ਗਿਆਈਹੋਤੋਸੰਗਿਨਜਾਨੋ॥੧॥ਮ੍ਰਿਗਪੰਖੀਮੀਨਦੀਨਨੀਚਇਹਸੰਕਟਫਿਰਿਆ
ਨੋ॥ਕਹੁਨਾਨਕਪਾਹਨਪ੍ਰਭਤਾਰਹੁਸਾਧਸੰਗਤਿਸੁਖਮਾਨੋ॥੨॥੧੧॥੧੫॥ਮਲਾਰ
ਮਹਲਾ ੫ ॥ਦੁਸਟਮੁਏਬਿਖੁਖਾਈਰੀਮਾਈ॥ਜਿਸਕੇਜੀਅਤਿਨਹੀਰਖਿ
ਲੀਨੇਮੇਰੇਪ੍ਰਭਕਉਕਿਰਪਾਆਈ॥੧॥ਰਹਾਉ॥ਅੰਤਰਜਾਮੀਸਭਮਹਿਵਰਤੈਤਾਂਭ
ਉਕੈਸਾਭਾਈ॥ਸੰਗਿਸਹਾਈਛੋਡਿਨਜਾਈਪ੍ਰਭੁਦੀਸੈਸਭਨੀਠਾਈ॥੧॥ਅਨਾਥਾਨਾ
ਥੁਦੀਨਦੁਖਭੰਜਨਆਪਿਲੀਏਲੜਿਲਾਈ॥ਹਰਿਕੀਓਟਜੀਵਹਿਦਾਸਤੇਰੈਨਾ
ਨਕਪ੍ਰਭਸਰਣਾਈ॥੨॥੧੨॥੧੬॥ਮਲਾਰਮਹਲਾ ੫ ॥ਮਨਮੇਰੇਹਰਿਕੇ

ਚਰਨਰਵੀਜੈ॥ਦਰਸਪਿਆਸਮੇਰੋਮਨੁਮੋਹਿਓਹਰਿਪੰਖਲਗਾਇਮਿਲੀਜੈ॥੧॥ਰ
ਹਾਉ॥ਖੋਜਤਖੋਜਤਮਾਰਗੁਪਾਇਓਸਾਧੂਸੇਵਕਰੀਜੈ॥ਧਾਰਿਅਨੁਗ੍ਰਹੁਸੁਆਮੀਮੇ
ਰੇਨਾਮੁਮਹਾਰਸੁਪੀਜੈ॥੧॥ਤ੍ਰਾਹਿਤ੍ਰਾਹਿਕਰਿਸਰਨੀਆਏਜਲਤਉਕਿਰਪਾਕੀਜੈ
॥ਕਰੁਗਹਿਲੇਹੁਦਾਸਅਪੁਨੇਕਉਨਾਨਕਅਪੁਨੋਕੀਜੈ॥੨॥੧੩॥੧੭॥ਮਲਾਰ
ਮ: ੫ ॥ਪ੍ਰਭਕੋਭਗਤਿਬਛਲੁਬਿਰਦਾਇਓ॥ਨਿੰਦਕਮਾਰਿਚਰਨਤਲ
ਦੀਨੇਅਪੁਨੋਜਸੁਵਰਤਾਇਓ॥੧॥ਰਹਾਉ॥ਜੈਜੈਕਾਰੁਕੀਨੋਸਭਜਗਮਹਿਦਇਆ
ਜੀਅਨਮਹਿਪਾਇਓ॥ਕੰਠਿਲਾਇਅਪੁਨੋਦਾਸੁਰਾਖਿਓਤਾਤੀਵਾਉਨਲਾਇਓ
॥੧॥ਅੰਗੀਕਾਰੁਕੀਓਮੇਰੇਸੁਆਮੀਭ੍ਰਮਭਉਮੇਟਿਸੁਖਾਇਓ॥ਮਹਾਅਨੰਦਕਰਹੁ
ਦਾਸਹਰਿਕੇਨਾਨਕਬਿਸ੍ਵਾਸੁਮਨਿਆਇਓ॥੨॥੧੪॥੧੮॥

ਰਾਗੁਮਲਾਰਮਹਲਾ ੫ ਚਉਪਦੇਘਰੁ੨ ੧ਓ ਸਤਿਗੁਰਪ੍ਰਸਾਦਿ॥

ਗੁਰਮੁਖਿਦੀਸੈਬ੍ਰਹਮਪਸਾਰੁ॥ਗੁਰਮੁਖਿਤ੍ਰੈਗੁਣੀਆਂਬਿਸਥਾਰੁ॥ਗੁਰਮੁਖਿਨਾਦ
ਬੇਦਬੀਚਾਰੁ॥ਬਿਨੁਗੁਰਪੂਰੇਘੋਰਅੰਧਾਰੁ॥੧॥ਮੇਰੇਮਨਗੁਰੁਗੁਰੁਕਰਤਸਦਾਸੁਖੁਪ
ਈਐ॥ਗੁਰਉਪਦੇਸਿਹਰਿਹਿਰਦੈਵਸਿਓਸਾਸਿਗਿਰਾਸਿਅਪਣਾਖਸਮੁਧਿਆਈ
ਐ॥੧॥ਰਹਾਉ॥ਗੁਰਕੇਚਰਣਵਿਟਹੁਬਲਿਜਾਉ॥ਗੁਰਕੇਗੁਣਅਨਦਿਨੁਨਿਤ
ਗਾਉ॥ਗੁਰਕੀਧੂੜਿਕਰਉਇਸਨਾਨੁ॥ਸਾਚੀਦਰਗਹਪਾਈਐਮਾਨੁ॥੨॥ਗੁਰੁਬੋ
ਹਿਥੁਭਵਜਲਤਾਰਣਹਾਰੁ॥ਗੁਰਿਭੇਟਿਐਨਹੋਇਜੋਨਿਅਉਤਾਰੁ॥ਗੁਰਕੀਸੇਵਾਸੋ
ਜਨੁਪਾਏ॥ਜਾਕਉਕਰਮਿਲਿਖਿਆਧੁਰਿਆਏ॥੩॥ਗੁਰੁਮੇਰੀਜੀਵਨਿਗੁਰੁਆਧ
ਰੁ॥ਗੁਰੁਮੇਰੀਵਰਤਣਿਗੁਰੁਪਰਵਾਰੁ॥ਗੁਰੁਮੇਰਾਖਸਮੁਸਤਿਗੁਰਸਰਣਾਈ॥ਨਾ
ਨਕਗੁਰੁਪਾਰਬ੍ਰਹਮੁਜਾਕੀਕੀਮਨਪਾਈ॥੪॥੧॥੧੯॥ਮਲਾਰਮਹਲਾ ੫
॥ਗੁਰਕੇਚਰਨਹਿਰਦੈਵਸਾਏ॥ਕਰਿਕਿਰਪਾਪ੍ਰਭਿਆਪਿਮਿਲਾਏ॥ਅਪਨੇਸੇਵ
ਕਕਉਲਏਪ੍ਰਭੁਲਾਇ॥ਤਾਕੀਕੀਮਤਿਕਹੀਨਜਾਇ॥੧॥ਕਰਿਕਿਰਪਾਪੂਰਨਸੁ
ਖਦਾਤੇ॥ਤੁਮ੍ਹਰੀਕ੍ਰਿਪਾਤੇਤੂੰਚਿਤਿਆਵਹਿਆਠਪਹਰਤੇਰੈਰੰਗਿਰਾਤੇ॥੧॥ਰਹਾਉ
॥ਗਾਵਣੁਸੁਨਣੁਸਭੁਤੇਰਾਭਾਣਾ॥ਹੁਕਮੁਬੂਝੈਸੋਸਾਚਿਸਮਾਣਾ॥ਜਪਿਜਪਿਜੀਵ

ਹਿਤੇਰਾਨਾਂਉ॥ਤੁਝਬਿਨੁਦੂਜਾਨਾਹੀਥਾਉ॥੨॥ਦੁਖਸੁਖਕਰਤੇਹੁਕਮੁਰਜਾਇ॥ਭਾ
ਣੈਬਖਸਭਾਣੈਦੇਇਸਜਾਇ॥ਦੁਹਾਂਸਿਰਿਆਕਾ॥ਕਰਤਾਆਪਿ॥ਕੁਰਬਾਣੁਜਾਂਈਤੇ
ਰੇਪਰਤਾਪ॥੩॥ਤੇਰੀਕੀਮਤਿਤੂਹੈਜਾਣਹਿ॥ਤੂਆਪੇਬੂਝਹਿਸੁਣਿਆਪਿਵਖਾਣ
ਹਿ॥ਸੇਈਭਗਤਜੋਤੁਧੁਭਾਣੇ॥ਨਾਨਕਤਿਨਕੈਸਦਕੁਰਬਾਣੇ॥੪॥੨॥੨੦॥ਮਲ
ਰਮਹਲਾ੫ ॥ਪਰਮੇਸਰੁਹੋਆਦਇਆਲੁ॥ਮੇਘੁਵਰਸੈਅੰਮ੍ਰਿਤਧਾਰ॥
ਸਗਲੇਜੀਅਜੰਤਤ੍ਰਿਪਤਾਸੇ॥ਕਾਰਜਆਏਪੂਰੇਰਾਸੇ॥੧॥ਸਦਾਸਦਾਮਨਨਾਮੁਸ
ਮ੍ਹਾਲਿ॥ਗੁਰਪੂਰੇਕੀਸੇਵਾਪਾਇਆਐਥੈਓਥੈਨਿਬਹੈਨਾਲਿ॥੧॥ਰਹਾਉ॥ਦੁਖ
ਭੰਨਾਭੈਭੰਜਨਹਾਰ॥ਆਪਣਿਆਜੀਆਕੀਕੀਤੀਸਾਰ॥ਰਾਖਨਹਾਰਸਦਾਮਿਹਰ
ਵਾਨ॥ਸਦਾਸਦਾਜਾਈਐਕੁਰਬਾਨ॥੨॥ਕਾਲੁਗਵਾਇਆਕਰਤੈਆਪਿ॥ਸਦਾ
ਸਦਾਮਨਤਿਸਨੋਜਾਪਿ॥ਦ੍ਰਿਸਟਿਧਾਰਿਰਾਖੇਸਭਜੰਤ॥ਗੁਣਗਾਵਹੁਨਿਤਨਿਤਭ
ਗਵੰਤ॥੩॥ਏਕੋਕਰਤਾਆਪੇਆਪ॥ਹਰਿਕੇਭਗਤਜਾਣਹਿਪਰਤਾਪ॥ਨਾਵੈਕੀ
ਪੈਜਰਖਦਾਆਇਆ॥ਨਾਨਕੁਬੋਲੈਤਿਸਕਾਬੋਲਾਇਆ॥੪॥੩॥੨੧॥ਮਲਾ
ਰਮਹਲਾ੫ ॥ਗੁਰਸਰਣਾਈਸਗਲਨਿਧਾਨ॥ਸਾਚੀਦਰਗਹਿਪਾਈਐ
ਮਾਨੁ॥ਭ੍ਰਮੁਭਉਦੂਖੁਦਰਦੁਸਭੁਜਾਇ॥ਸਾਧਸੰਗਿਸਦਹਰਿਗੁਣਗਾਇ॥੧॥
ਮਨਮੇਰੇਗੁਰੁਪੂਰਾਸਾਲਾਹਿ॥ਨਾਮੁਨਿਧਾਨੁਜਪਹੁਦਿਨੁਰਾਤੀਮਨਚਿੰਦੇਫਲਪਾ
ਇ॥੧॥ਰਹਾਉ॥ਸਤਿਗੁਰਜੇਵਡੁਅਵਰੁਨਕੋਇ॥ਗੁਰੁਪਾਰਬ੍ਰਹਮੁਪਰਮੇਸਰੁ
ਸੋਇ॥ਜਨਮਮਰਣਦੂਖਤੇਰਾਖੈ॥ਮਾਇਆਬਿਖੁਫਿਰਿਬਹੁੜਿਨਚਾਖੈ॥੨॥
ਗੁਰਕੀਮਹਿਮਾਕਥਨੁਨਜਾਇ॥ਗੁਰੁਪਰਮੇਸਰੁਸਾਚੈਨਾਇ॥ਸਚੁਸੰਜਮੁਕਰਣੀ
ਸਭੁਸਾਚੀ॥ਸੋਮਨੁਨਿਰਮਲੁਜੋਗੁਰਸੰਗਿਰਾਚੀ॥੩॥ਗੁਰੁਪੂਰਾਪਾਈਐਵਡਭਾ
ਗਿ॥ਕਾਮੁਕ੍ਰੋਧੁਲੋਭੁਮਨਤੇਤਿਆਗਿ॥ਕਰਿਕਿਰਪਾਗੁਰਚਰਣਨਿਵਾਸਿ॥ਨਾਨਕ
ਕੀਪ੍ਰਭਸਚੁਅਰਦਾਸਿ॥੪॥੪॥੨੨॥

ਰਾਗੁਮਲਾਰਮਹਲਾ੫ ਪੜਤਾਲਘਰੁ੩ ੴਸਤਿਗੁਰਪ੍ਰਸਾਦਿ॥

ਗੁਰਮਨਾਰਿਪ੍ਰਿਅਦਇਆਰਸਿਉਰੰਗੁਕੀਆ॥ਕੀਨੋਰੀਸਗਲਸੀਗਾਰ॥ਤਜਿਓ

ਰੀਸਗਲਬਿਕਾਰ॥ਧਾਵਤੋਅਸਥਿਰੁਥੀਆ॥੧॥ਰਹਾਉ॥ਐਸੇਰੇਮਨਪਾਇਕੈਆ
ਪੁਗਵਾਇ॥ਕੈਕਰਿਸਾਧਨਸਿਉਸੰਗੁ॥ਬਾਜੇਬਜਹਿਮ੍ਰਿਦੰਗਅਨਾਹਦਕੋਕਿਲਰੀ
ਰਾਮਨਾਮੁਬੋਲੈਮਧੁਰਬੈਨਅਤਿਸੁਹੀਆ॥੧॥ਐਸੀਤੇਰੋਦਰਸਨਕੀਸੋਭਅਤਿ
ਅਪਾਰਪ੍ਰਿਅਅਮੋਘਤੈਸੇਹੀਸੰਗਿਸੰਤਬਨੇ॥ਭਵਉਤਾਰਨਾਮਭਨੇ॥ਰਮਰਾਮਰ
ਮਮਾਲਾ॥ਮਨਿਫੇਰਤੇਹਰਿਸੰਗਿਸੰਗੀਆ॥ਜਨਨਾਨਕਪ੍ਰਿਉਪ੍ਰੀਤਮੁਥੀਆ॥੨
॥੧॥੨੩॥ਮਲਾਰਮਹਲਾ੫ ॥ਮਨੁਘਨੈਭ੍ਰਮੈਬਨੈ॥ਉਮਕਿਤਰਸਿਚਾਲੈ
॥ਪ੍ਰਭਮਿਲਬੇਕੀਚਾਹ॥੧॥ਰਹਾਉ॥ਤ੍ਰੈਗੁਨਮਾਈਮੋਹਿਆਈਕਹਉਬੇਦਨਕਾ
ਹਿ॥੧॥ਆਨਉਪਾਵਸਗਰਕੀਏਨਹਿਦੂਖਸਾਕਹਿਲਾਹਿ॥ਭਜੁਸਰਨਿਸਾਧੂਨ
ਨਕਾਮਿਲੁਗੁਨਗੋਬਿੰਦਹਿਗਾਹਿ॥੨॥੨॥੨੪॥ਮਲਾਰਮਹਲਾ੫ ॥
ਪ੍ਰਿਅਕੀਸੋਭਸੁਹਾਵਨੀਨੀਕੀ॥ਹਾਹਾਹੂਹੂਗੰਧ੍ਰਬਅਪਸਰਾਅਨੰਦਮੰਗਲਰ
ਸਗਾਵਨੀਨੀਕੀ॥੧॥ਰਹਾਉ॥ਧੁਨਿਤਲਲਿਤਗੁਨਗ੍ਯਅਨਿਕਭਾਂਤਿਬਹੁਬਿ
ਧਿਰੂਪਦਿਖਾਵਨੀਨੀਕੀ॥੧॥ਗਿਰਿਤਰਥਲਜਲਭਵਨਭਰਪੂਰਿਘਟਿਘਟਿ
ਲਾਲਨਛਾਵਨੀਨੀਕੀ॥ਸਾਧਸੰਗਿਰਾਮਈਆਰਸੁਪਾਇਓਨਾਨਕਜਾਕੈਭਾਵਨੀ
ਨੀਕੀ॥੨॥੩॥੨੫॥ਮਲਾਰਮਹਲਾ੫ ॥ਗੁਰਪ੍ਰੀਤਿਪਿਆਰੇਚਰਨਕਮ
ਲਰਿਦਅੰਤਰਿਧਾਰੇ॥੧॥ਰਹਾਉ॥ਦਰਸੁਸਫਲਿਓਦਰਸੁਪੇਖਿਓਗਏਕਿਲ
ਬਿਖਗਏ॥ਮਨਨਿਰਮਲਉਜੀਆਰੇ॥੧॥ਬਿਸਮਬਿਸਮੈਬਿਸਮਭਈ॥ਅ
ਘਕੋਟਿਹਰਤੇਨਾਮਲਈ॥ਗੁਰਚਰਨਮਸਤਕੁਡਾਰਿਪਹੀ॥ਪ੍ਰਭਏਕਤੂੰਹੀਏਕਤੁਹੀ
॥ਭਗਤਟੇਕਤੁਹਾਰੇ॥ਜਨਨਾਨਕਸਰਨਿਦੁਆਰੇ॥੨॥੪॥੨੬॥ਮਲਾਰਮਹ
ਲਾ੫ ॥ਬਰਸੁਸਰਸੁਆਗਿਆ॥ਹੋਹਿਆਨੰਦਸਗਲਭਾਗ॥੧॥ਰਹਾਉ॥
ਸੰਤਸੰਗੇਮਨੁਪਰਫੜੈਮਿਲਿਮੇਘਧਰਸੁਹਾਗ॥੧॥ਘਨਘੋਰਪ੍ਰੀਤਿਮੋਰ॥ਚਿ
ਤੁਚਾਤ੍ਰਿਕਬੂੰਦਓਰ॥ਐਸੋਹਰਿਸੰਗੇਮਨਮੋਹ॥ਤਿਆਗਿਮਾਇਆਧੋਹ॥ਮਿ
ਲਿਸੰਤਨਾਨਕਜਾਗਿਆ॥੨॥੫॥੨੭॥ਮਲਾਰਮਹਲਾ੫ ॥ਗੁਨਗੋਪ
ਲਗਾਉਨੀਤ॥ਰਾਮਨਾਮਧਾਰਿਚੀਤ॥੧॥ਰਹਾਉ॥ਛੋਡਿਮਾਨੁਤਜਿਗੁਮਾਨੁਮਿ

ਲਿਸਾਧੂਅਖੈਸੰਗਿ॥ਹਰਿਸਿਮਰਿਏਕਰੰਗਿ॥ਮਿਟਿਜਾਂਹਿਦੋਖਮੀਤਾ॥੧॥ਪਾਰ
ਬ੍ਰਹਮਭਏਦਇਆਲਾ॥ਬਿਨਸਿਗਏਬਿਖੈਜੰਜਾਲਾ॥ਸਾਧਜਨਾਂਕੈਚਰਨਲਾਗੀ
॥ਨਾਨਕਗਾਵੈਗੋਬਿੰਦਨੀਤਾ॥੨॥੬॥੨੮॥ਮਲਾਰਮਹਲਾ੫ ॥ਘਨੁਗ
ਰਜਤਗੋਬਿੰਦਰੂਪਾ॥ਗੁਨਗਾਵਤਸੁਖਚੈਨ॥੧॥ਰਹਾਉ॥ਹਰਿਚਰਨਸਰਨਤਰਨ
ਸਾਗਰਧੁਨਿਅਨਹਤਾਰਸਬੈਨ॥੧॥ਪਥਿਕਪਿਆਸਚਿਤਸਰੋਵਰਆਤਮਜਲੁ
ਲੈਨ॥ਹਰਿਦਰਸਪ੍ਰੇਮਜਨਨਾਨਕਕਰਿਕਿਰਪਾਪ੍ਰਭਦੈਨ॥੨॥੭॥੨੯॥ਮਲਾਰ
ਮਹਲਾ੫ ॥ਹੇਗੋਬਿੰਦਹੇਗੋਪਾਲਹੇਦਇਆਲਲਾਲ॥੧॥ਰਹਾਉ॥
ਪ੍ਰਾਨਨਾਥਅਨਾਥਸਖੇਦੀਨਦਰਦਨਿਵਾਰ॥੧॥ਹੇਸਮਥਅਗਮਪੂਰਨਮੋਹਿਮ
ਇਆਧਾਰਿ॥੨॥ਅੰਧਕੂਪਮਹਾਭਇਆਨਨਾਨਕਪਾਰਿਉਤਾਰਿ॥੩॥੮॥੩੦॥

ਮਲਾਰਮਹਲਾ੧ ਅਸਟਪਦੀਆਘਰੁ੧ ੴਸਤਿਗੁਰਪ੍ਰਸਾਦਿ॥
ਚਕਵੀਨੈਨਨੀਦਨਹਿਚਾਹੈਬਿਨੁਪਿਰਨੀਦਨਪਾਈ॥ਸੂਰੁਚਰ੍ਹੈਪ੍ਰਿਉਦੇਖੈਨੈਨੀ
ਨਿਵਿਨਿਵਿਲਾਗੈਪਾਂਈ॥੧॥ਪਿਰਭਾਵੈਪ੍ਰੇਮੁਸਖਾਈ॥ਤਿਸੁਬਿਨੁਘੜੀਨ
ਜਗਿਜੀਵਾਐਸੀਪਿਆਸਤਿਸਾਈ॥੧॥ਰਹਾਉ॥ਸਰਵਰਿਕਮਲੁਕਿਰਣਿਆ
ਕਾਸੀਬਿਗਸੈਸਹਜਿਸੁਭਾਈ॥ਪ੍ਰੀਤਮਪ੍ਰੀਤਿਬਨੀਅਭਐਸੀਜੋਤੀਜੋਤਿਮਿਲਾ
ਈ॥੨॥ਚਾਤ੍ਰਿਕੁਜਲਬਿਨੁਪ੍ਰਿਉਪ੍ਰਿਉਟੇਰੈਬਿਲਪਕਰੈਬਿਲਲਾਈ॥ਘ
ਨਹਰਘੋਰਦਸੌਦਿਸਿਬਰਸੈਬਿਨੁਜਲਪਿਆਸਨਜਾਈ॥੩॥ਮੀਨਨਿਵਾਸਉ
ਪਜੈਜਲਹੀਤੇਸੁਖਦੁਖਪੁਰਬਿਕਮਾਈ॥ਖਿਨੁਤਿਲੁਰਹਿਨਸਕੈਪਲੁਜਲ
ਬਿਨੁਮਰਨੁਜੀਵਨੁਤਿਸੁਤਾਂਈ॥੪॥ਧਨਵਾਂਢੀਪਿਰੁਦੇਸਨਿਵਾਸੀਸਚੇਗੁਰ
ਪਹਿਸਬਦੁਪਠਾਂਈ॥ਗੁਣਸੰਗ੍ਰਹਿਪ੍ਰਭੁਰਿਦੈਨਿਵਾਸੀਭਗਤਿਰਤੀਹਰਖਾਈ
॥੫॥ਪ੍ਰਿਉਪ੍ਰਿਉਕਰੈਸਭੈਹੈਜੇਤੀਗੁਰਭਾਵੈਪ੍ਰਿਉਪਾਈ॥ਪ੍ਰਿਉਨਾਲੇਸਦਹੀਸ
ਚਿਸੰਗੇਨਦਰੀਮੇਲਿਮਿਲਾਈ॥੬॥ਸਭਮਹਿਜੀਉਜੀਉਹੈਸੋਈਘਟਿਘ
ਟਿਰਹਿਆਸਮਾਈ॥ਗੁਰਪਰਸਾਦਿਘਰਹੀਪਰਗਾਸਿਆਸਹਜੇਸਹਜਿਸਮਾ

ਈ॥੭॥ਅਪਨਾਕਾਜੁਸਵਾਰਹੁਆਪੇਸੁਖਦਾਤੇਗੋਸਾਂਈ॥ਗੁਰਪਰਸਾਦਿਘਰਹੀਪਿਰੁਪਾ
ਇਆਤਉਨਾਨਕਤਪਤਿਬੁਝਾਈ॥੮॥੧॥ਮਲਾਰਮਹਲਾ੧ ॥ਜਾਗਤੁਜਾਗਿ
ਰਹੈਗੁਰਸੇਵਾਬਿਨੁਹਰਿਮੈਕੋਨਾਹੀ॥ਅਨਿਕਜਤਨਕਰਿਰਹਣੁਨਪਾਵੈਆਚੁਕਾਚੁ
ਢਰਿਪਾਂਹੀ॥੧॥ਇਸੁਤਨਧਨਕਾਕਹਹੁਗਰਬੁਕੈਸਾ॥ਬਿਨਸਤਬਾਰਨਲਾਗੈਬਵ
ਰੇਹਉਮੈਗਰਬਿਖਪੈਜਗੁਐਸਾ॥੧॥ਰਹਾਉ॥ਜੈਜਗਦੀਸਪ੍ਰਭੂਰਖਵਾਰੇਰਾਖੈਪ
ਰਖੈਸੋਈ॥ਜੇਤੀਹੈਤੇਤੀਤੁਝਹੀਤੇਤੁਮਸਰਿਅਵਰੁਨਕੋਈ॥੨॥ਜੀਅਉਪਾਇ
ਜੁਗਤਿਵਸਿਕੀਨੀਆਪੇਗੁਰਮੁਖਿਅੰਜਨੁ॥ਅਮਰੁਅਨਾਥਸਰਬਸਿਰਿਮੋਰਾਕਾ
ਲਬਿਕਾਲਭਰਮਭੈਖੰਜਨੁ॥੩॥ਕਾਗਦਕੋਟੁਇਹੁਜਗੁਹੈਬਪੁਰੋਰੰਗਨਿਚਿਹਨਚ
ਤੁਰਾਈ॥ਨਾਨੀਸੀਬੂੰਦਪਵਨੁਪਤਿਖੋਵੈਜਨਮਿਮਰੈਖਿਨੁਤਾਂਈ॥੪॥ਨਦੀਉਪਕੰ
ਠਿਜੈਸੇਘਰੁਤਰਵਰੁਸਰਪਨਿਘਰੁਘਰਮਾਹੀ॥ਉਲਟੀਨਦੀਕਹਾਂਘਰੁਤਰਵਰੁਸਰ
ਪਨਿਡਸੈਦੂਜਾਮਨਮਾਂਹੀ॥੫॥ਗਾਰੜੁਗੁਰਗਿਆਨੁਧਿਆਨੁਗੁਰਬਚਨੀਬਿਖਿ
ਆਗੁਰਮਤਿਜਾਰੀ॥ਮਨਤਨਨੇਂਹਭਏਸਚੁਪਾਇਆਹਰਿਕੀਭਗਤਿਨਿਰਾਰੀ॥
੬॥ਜੇਤੀਹੈਤੇਤੀਤੁਧੁਜਾਚੈਤੂਸਰਬਜੀਆਂਦਇਆਲਾ॥ਤੁਮਰੀਸਰਣਿਪਰੇਪ
ਤਿਰਾਖਹੁਸਾਚੁਮਿਲੈਗੋਪਾਲਾ॥੭॥ਬਾਧੀਧੰਧਿਅੰਧਨਹੀਸੂਝੈਬਧਿਕਕਰਮਕ
ਮਾਵੈ॥ਸਤਿਗੁਰਮਿਲੈਤਸੂਝਸਿਬੂਝਸਿਸਚਮਨਿਗਿਆਨੁਸਮਾਵੈ॥੮॥ਨਿਰ
ਗੁਣਦੇਹਸਾਚਬਿਨੁਕਾਚੀਮੈਪੂਛਉਗੁਰੁਅਪਨਾ॥ਨਾਨਕਸੋਪ੍ਰਭੁਪ੍ਰਭੂਦਿਖਾਵੈ
ਬਿਨੁਸਾਚੇਜਗੁਸੁਪਨਾ॥੯॥੨॥ਮਲਾਰਮਹਲਾ੧ ॥ਚਾਤ੍ਰਿਕਮੀਨਜਲ
ਹੀਤੇਸੁਖੁਪਾਵਹਿਸਾਰਿੰਗਸਬਦਿਸੁਹਾਈ॥੧॥ਰੈਨਿਬਬੀਹਾਬੋਲਿਓਮੇਰੀਮਾਈ
॥੧॥ਰਹਾਉ॥ਪ੍ਰਿਅਸਿਉਪ੍ਰੀਤਿਨਉਲਟੈਕਬਹੂਜੋਤੈਭਾਵੈਸਾਈ॥੨॥ਨੀਦਗਈ
ਹਉਮੈਤਨਿਥਾਕੀਸਚਮਤਿਰਿਦੈਸਮਾਈ॥੩॥ਰੂਖੀਂਬਿਰਖੀਂਊਡਉਭੂਖਾਪੀਵਾਨਾ
ਮੁਸੁਭਾਈ॥੪॥ਲੋਚਨਤਾਰਲਲਤਾਬਿਲਲਾਤੀਦਰਸਨਪਿਆਸਰਜਾਈ॥
੫॥ਪ੍ਰਿਅਬਿਨੁਸੀਗਾਰੁਕਰੀਤੇਤਾਤਨੁਤਾਪੈਕਾਪਰੁਅੰਗਿਨਸੁਹਾਈ॥੬॥ਅਪਨੇ
ਪਿਆਰੇਬਿਨੁਇਕੁਖਿਨੁਰਹਿਨਸਕੰਉਬਿਨੁਮਿਲੇਨੀਦਨਪਾਈ॥੭॥ਪਿਰੁਨਜੀ

ਕਿਨਬੂਝੈਬਪੁੜੀਸਤਿਗੁਰਿਦੀਆਦਿਖਾਈ॥੮॥ਸਹਜਿਮਿਲਿਆਤਬਹੀਸੁਖੁਪਾ
ਇਆਤ੍ਰਿਸਨਸਬਦਿਬੁਝਾਈ॥੯॥ਕਹੁਨਾਨਕਤੁਝਤੇਮਨੁਮਾਨਿਆਕੀਮਤਿਕਹਨੁਨਜ
ਈ॥੧੦॥੩॥

ਮਲਾਰਮਹਲਾ੧ ਅਸਟਪਦੀਆਘਰੁ੨ ੴਸਤਿਗੁਰਪ੍ਰਸਾਦਿ॥

ਅਖਲੀਊਂਡੀਜਲੁਭਰਨਾਲਿ॥ਡੂਗਰੁਊਚਉਗੜੁਪਾਤਾਲਿ॥ਸਾਗਰੁਸੀਤਲੁਗੁਰ
ਸਬਦਿਵੀਚਾਰਿ॥ਮਾਰਗੁਮੁਕਤਾਹਉਮੈਮਾਰਿ॥੧॥ਮੈਅੰਧੁਲੇਨਾਵੈਕੀਜੋਤਿ॥ਨਾਮ
ਅਧਾਰਿਚਲਾਗੁਰਕੈਭੈਭੇਤਿ॥੧॥ਰਹਾਉ॥ਸਤਿਗੁਰਸਬਦੀਪਾਧਰੁਜਾਣਿ॥ਗੁਰ
ਕੈਤਕੀਐਸਾਚੈਤਾਣਿ॥ਨਾਮੁਸਮਾਲਸਿਰੂੜੀਬਾਣਿ॥ਥੈਂਭਾਵੈਦਰੁਲਹਸਿਪਿਰਾਣਿ
॥੨॥ਊਡਾਂਬੈਸਾਏਕਲਿਵਤਾਰ॥ਗੁਰਕੈਸਬਦਿਨਾਮਆਧਾਰ॥ਨਾਜਲੁਡੂੰਗਰੁਨਊ
ਚੀਧਾਰ॥ਨਿਜਘਰਿਵਾਸਾਤਹਮਗੁਨਚਾਲਣਹਾਰ॥੩॥ਜਿਤੁਘਰਿਵਸਹਿਤੂਹੈਬਿ
ਧਿਜਾਣਹਿਬੀਜਉਮਹਲੁਨਜਾਪੈ॥ਸਤਿਗੁਰਬਾਝਹੁਸਮਝਨਹੋਵੀਸਭੁਜਗੁਦ
ਬਿਆਛਾਪੈ॥ਕਰਣਪਲਾਵਕਰੈਬਿਲਲਾਤਉਬਿਨੁਗੁਰਨਾਮੁਨਜਾਪੈ॥ਪਲਪੰਕਜ
ਮਹਿਨਾਮੁਛਡਾਏਜੇਗੁਰਸਬਦੁਸਿਞਾਪੈ॥੪॥ਇਕਿਮੂਰਖਅੰਧੇਮੁਗਧਗਵਾਰ॥ਇ
ਕਿਸਤਿਗੁਰਕੈਭੈਨਾਮਅਧਾਰ॥ਸਾਚੀਬਾਣੀਮੀਠੀਅੰਮ੍ਰਿਤਧਾਰ॥ਜਿਨਿਪੀਤੀਤਿ
ਸੁਮੋਖਦੁਆਰ॥੫॥ਨਾਮੁਭੈਭਾਇਰਿਦੈਵਸਾਹੀਗੁਰਕਰਣੀਸਚੁਬਾਣੀ॥ਇੰਦੁਵਰਸੈ
ਧਰਤਿਸੁਹਾਵੀਘਟਿਘਟਿਜੋਤਿਸਮਾਣੀ॥ਕਾਲਰਿਬੀਜਸਿਦੁਰਮਤਿਐਸੀਨਿਗੁ
ਰੇਕੀਨੀਸਾਣੀ॥ਸਤਿਗੁਰਬਾਝਹੁਘੋਰਅੰਧਾਰਾਡੂਬਿਮੁਏਬਿਨੁਪਾਣੀ॥੬॥ਜੋਕਿ
ਛੁਕੀਨੋਸੁਪ੍ਰਭੂਰਜਾਇ॥ਜੋਧੁਰਿਲਿਖਿਆਸੁਮੇਟਣਾਨਜਾਇ॥ਹੁਕਮੇਬਾਧਾਕਾਰਕ
ਮਾਇ॥ਏਕਸਬਦਿਰਾਚੈਸਚਿਸਮਾਇ॥੭॥ਚਹੁਦਿਸਿਹੁਕਮੁਵਰਤੈਪ੍ਰਭਤੇਰਾਚਹੁ
ਦਿਸਿਨਾਮੁਪਤਾਲੰ॥ਸਭਮਹਿਸਬਦੁਵਰਤੈਪ੍ਰਭਸਾਚਾਕਰਮਿਮਿਲੈਬੈਆਲੰ॥ਜੰ
ਮਣੁਮਰਣਾਦੀਸੈਸਿਰਿਊਭੌਖੁਧਿਆਨਿਦ੍ਰਾਕਾਲੰ॥ਨਾਨਕਨਾਮੁਮਿਲੈਮਨਿਭਾਵੈਸਾ
ਚੀਨਦਰਿਰਸਾਲੰ॥੮॥੧॥੪॥ਮਲਾਰਮਹਲਾ੧ ॥ਮਰਣਮੁਕਤਿਗਤਿਸ
ਰਨਜਾਨੈ॥ਕੰਠੇਬੈਠੀਗੁਰਸਬਦਿਪਛਾਨੈ॥੧॥ਤੂਕੈਸੇਆੜਿਫਾਥੀਜਾਲਿ॥ਅਲਖੁ

ਨਜਾਚਹਿਰਿਦੈਸਮਾਲਿ॥੧॥ਰਹਾਉ॥ਏਕਜੀਅਕੈਜੀਆਖਾਹੀ॥ਜਲਤਰਤੀਬੂ
ਡੀਜਲਮਾਹੀ॥੨॥ਸਰਬਜੀਅਕੀਏਪ੍ਰਭਪਾਨੀ॥ਜਬਪਕੜੀਤਬਹੀਪਛੁਤਾਨੀ॥
੩॥ਜਬਗਲਿਫਾਸਪੜੀਅਤਿਭਾਰੀ॥ਊਡਿਨਸਾਕੈਪੰਖਪਸਾਰੀ॥੪॥ਰਸਿਚੂਗ
ਹਿਮਨਮੁਖਿਗਾਵਾਰਿ॥ਫਾਥੀਛੂਟਹਿਗੁਣਗਿਆਨਬੀਚਾਰਿ॥੫॥ਸਤਿਗੁਰੁਸੇਵਿ
ਤੂਟੈਜਮਕਾਲੁ॥ਹਿਰਦੈਸਾਚਾਸਬਦੁਸਮਾਲੁ॥੬॥ਗੁਰਮਤਿਸਾਚੀਸਬਦੁਹੈਸਾਰੁ॥
ਹਰਿਕਾਨਾਮੁਰਖੈਉਰਿਧਾਰਿ॥੭॥ਸੇਦੂਖਆਗੈਜਿਭੋਗਬਿਲਾਸੇ॥ਨਾਨਕਮੁਕਤਿਨ
ਹੀਬਿਨੁਨਾਵੈਸਾਚੇ॥੮॥੨॥੫॥

ਮਲਾਰਮਹਲਾ੩ ਅਸਟਪਦੀਆਘਰੁ੧ ੴਸਤਿਗੁਰਪ੍ਰਸਾਦਿ॥

ਕਰਮੁਹੋਵੈਤਾਸਤਿਗੁਰੁਪਾਈਐਵਿਣੁਕਰਮੈਪਾਇਆਨਜਾਇ॥ਸਤਿਗੁਰੁਮਿਲਿ
ਐਕੰਚਨੁਹੋਈਐਜਾਂਹਰਿਕੀਹੋਇਰਜਾਇ॥੧॥ਮਨਮੇਰੇਹਰਿਹਰਿਨਾਮਿਚਿਤੁਲਾਇ
॥ਸਤਿਗੁਰਤੇਹਰਿਪਾਈਐਸਾਚਾਹਰਿਸਿਉਰਹੈਸਮਾਇ॥੧॥ਰਹਾਉ॥ਸਤਿਗੁਰਤੇ
ਗਿਆਨੁਊਪਜੈਤਾਂਇਹਸੰਸਾਜਾਇ॥ਸਤਿਗੁਰਤੇਹਰਿਬੁਝੀਐਗਰਭਜੋਨੀਨਹਿਪ
ਇ॥੨॥ਗੁਰਪਰਸਾਦੀਜੀਵਤਮਰੈਮਰਿਜੀਵੈਸਬਦੁਕਮਾਇ॥ਮੁਕਤਿਦੁਆਰਾਸੋ
ਈਪਾਏਜਿਵਿਚਹੁਆਪੁਗਵਾਇ॥੩॥ਗੁਰਪਰਸਾਦੀਸਿਵਘਰਿਜੰਮੈਵਿਚਹੁ
ਸਕਤਿਗਵਾਇ॥ਅਚਰੁਚਰੈਬਿਬੇਕਬੁਧਿਪਾਏਪੁਰਖੈਪੁਰਖੁਮਿਲਾਇ॥੪॥ਧਾਤੁ
ਰਬਾਜੀਸੰਸਾਰੁਅਚੇਤੁਹੈਚਲੈਮੂਲੁਗਵਾਇ॥ਲਾਹਾਹਰਿਸਤਸੰਗਤਿਪਾਈਐਕਰ
ਮੀਪਲੈਪਾਇ॥੫॥ਸਤਿਗੁਰਵਿਣੁਕਿਨੈਨਪਾਇਆਮਨਿਵੇਖਹੁਰਿਦੈਬੀਚਾਰਿ॥
ਵਡਭਾਗੀਗੁਰੁਪਾਇਆਭਵਜਲੁਉਤਰੇਪਾਰਿ॥੬॥ਹਰਿਨਾਮਾਂਹਰਿਟੇਕਹੈਹਰਿਹਰਿ
ਨਾਮੁਅਧਾਰੁ॥ਕ੍ਰਿਪਾਕਰਹੁਗੁਰੁਮੇਲਹੁਹਰਿਜੀਉਪਾਵਉਮੋਖਦੁਆਰੁ॥੭॥ਮਸਤ
ਕਿਲਿਲਾਟਿਲਿਖਿਆਧੁਰਿਠਾਕੁਰਿਮੇਟਣਾਨਜਾਇ॥ਨਾਨਕਸੇਜਨਪੂਰਨਹੋਏਜਿ
ਨਹਰਿਭਾਣਾਭਾਇਆ॥੮॥੧॥ਮਲਾਰਮਹਲਾ੩ ॥ਬੇਦਬਾਣੀਜਗੁਵਰਤ
ਦਾਤ੍ਰੈਗੁਣਕਰੇਬੀਚਾਰੁ॥ਬਿਨੁਨਾਵੈਜਮਡੰਡੁਸਹੈਮਰਿਜਨਮੈਵਾਰੋਵਾਰ॥ਸਤਿਗੁਰ
ਭੇਟੇਮੁਕਤਿਹੋਇਪਾਏਮੋਖਦੁਆਰੁ॥੧॥ਮਨਰੇਸਤਿਗੁਰੁਸੇਵਿਸਮਾਇ॥ਵਡੈਭਾ

ਗਿਗੁਰੁਪੂਰਾਪਾਇਆਹਰਿਹਰਿਨਾਮੁਧਿਆਇਆ॥੧॥ਰਹਾਉ॥ਹਰਿਆਪਣੈਭਾਣੈਬਖਸਿਸ
ਇਉਪਾਈਹਰਿਆਪੇਦੇਇਅਧਾਰੁ॥ਹਰਿਆਪਣੈਭਾਣੈਮਨੁਨਿਰਮਲੁਕੀਆਹਰਿਸਿ
ਉਲਾਗਾਪਿਆਰੁ॥ਹਰਿਕੈਭਾਣੈਸਤਿਗੁਰੁਭੇਟਿਆਸਭੁਜਨਮੁਸਵਾਰਣਹਾਰੁ॥੨॥ਵਾ
ਹੁਵਾਹੁਬਾਣੀਸਤਿਹੈਗੁਰਮੁਖਿਬੂਝੈਕੋਇ॥ਵਾਹੁਵਾਹੁਕਰਿਪ੍ਰਭੁਸਾਲਾਹੀਐਤਿਸੁਜੇ
ਵਡੁਅਵਰੁਨਕੋਇ॥ਆਪੇਬਖਸੇਮੇਲਿਲਏਕਰਮਿਪਰਾਪਤਿਹੋਇ॥੩॥ਸਾਚਾਸ
ਹਿਬੁਮਾਹਰੋਸਤਿਗੁਰਿਦੀਆਦਿਖਾਇ॥ਅੰਮ੍ਰਿਤੁਵਰਸੈਮਨੁਸੰਤੋਖੀਐਸਚਿਰਹੈਲਿ
ਵਲਾਇ॥ਹਰਿਕੈਨਾਇਸਦਾਹਰੀਆਵਲੀਫਿਰਿਸੁਕੈਨਾਕ੍ਰਮਲਾਇ॥੪॥ਬਿਨੁ
ਸਤਿਗੁਰਕਿਨੈਨਪਾਇਓਮਨਿਵੇਖਹੁਕੋਪਤੀਆਇ॥ਹਰਿਕਿਰਪਾਤੇਸਤਿਗੁਰੁਪਾਈ
ਐਭੇਟੈਸਹਜਿਸੁਭਾਇ॥ਮਨਮੁਖਭਰਮਿਭੁਲਾਇਆਬਿਨੁਭਾਗਾਹਰਿਧਨੁਨਪਾਇ
॥੫॥ਤ੍ਰੈਗੁਣਸਭਾਧਾਤੁਹੈਪੜਿਪੜਿਕਰਹਿਵੀਚਾਰੁ॥ਮੁਕਤਿਕਦੇਨਹੋਵਈਨਹੁਪਾ
ਇਨਿਮੋਖਦੁਆਰੁ॥ਬਿਨੁਸਤਿਗੁਰਬੰਧਨਨਤੁਟਹੀਨਾਮਿਨਲਗੈਪਿਆਰੁ॥੬॥ਪ
ੜਿਪੜਿਪੰਡਿਤਮੋਨੀਥਕੇਬੇਦਾਂਕਾਅਭਿਆਸੁ॥ਹਰਿਨਾਮੁਚਿਤਿਨਆਵਈਨਹਨਿ
ਜਘਰਿਹੋਵੈਵਾਸੁ॥ਜਮਕਾਲੁਸਿਰਹੁਨਉਤਰੈਅੰਤਰਿਕਪਟਵਿਣਾਸੁ॥੭॥ਹਰਿਨ
ਵੈਨੋਸਭੁਕੋਪਰਤਾਪਦਾਵਿਣੁਭਾਗਾਂਪਾਇਆਨਜਾਇ॥ਨਦਰਿਕਰੇਗੁਰੁਭੇਟੀਐਹ
ਰਿਨਾਮੁਵਸੈਮਨਿਆਇ॥ਨਾਨਕਨਾਮੇਹੀਪਤਿਊਪਜੈਹਰਿਸਿਉਰਹਾਂਸਮਾਇ॥੮॥
੨॥

ਮਲਾਰਮਹਲਾ੩ ਅਸਟਪਦੀਘਰੁ੨ ੧ੴਸਤਿਗੁਰਪ੍ਰਸਾਦਿ॥

ਹਰਿਹਰਿਕ੍ਰਿਪਾਕਰੇਗੁਰਕੀਕਾਰੈਲਾਏ॥ਦੁਖੁਪਲ੍ਹਰਿਹਰਿਨਾਮੁਵਸਾਏ॥ਸਾਚੀਗਤਿ
ਸਾਚੈਚਿਤੁਲਾਏ॥ਗੁਰਕੀਬਾਣੀਸਬਦਿਸੁਣਾਏ॥੧॥ਮਨਮੇਰੇਹਰਿਹਰਿਸੇਵਿਨਿਧਾ
ਨੁ॥ਗੁਰਕਿਰਪਾਤੇਹਰਿਧਨੁਪਾਈਐਅਨਦਿਨੁਲਾਗੈਸਹਜਿਧਿਆਨੁ॥੧॥ਰਹਾਉ॥
ਬਿਨੁਪਿਰਕਾਮਣਿਕਰੇਸੀਗਾਰੁ॥ਦੁਹਚਾਰਣੀਕਹੀਐਨਿਤਹੋਇਖੁਆਰੁ॥ਮਨਮੁ
ਖਕਾਇਹੁਬਾਦਿਆਚਾਰੁ॥ਬਹੁਕਰਮਦ੍ਰਿੜਾਵਹਿਨਾਮੁਵਿਸਾਰਿ॥੨॥ਗੁਰਮੁਖਿਕਾ
ਮਣਿਬਣਿਆਸੀਗਾਰੁ॥ਸਬਦੇਪਿਰੁਰਾਖਿਆਉਰਧਾਰਿ॥ਏਕੁਪਛਾਣੈਹਉਮੈਮਾਰਿ

॥ਸੋਭਾਵੰਤੀਕਹੀਐਨਾਰਿ॥੩॥ਬਿਨੁਗੁਰਦਾਤੇਕਿਨੈਨਪਾਇਆ॥ਮਨਮੁਖਲੋਭਿ ੬੫੮
ਦੂਜੈਲੋਭਾਇਆ॥ਐਸੇਗਿਆਨੀਬੂਝਹੁਕੋਇ॥ਬਿਨੁਗੁਰਭੇਟੇਮੁਕਤਿਨਹੋਇ॥੪
॥ਕਹਿਕਹਿਕਹਣੁਕਹੈਸਭੁਕੋਇ॥ਬਿਨੁਮਨਮੂਏਭਗਤਿਨਹੋਇ॥ਗਿਆਨਮਤੀਕ
ਮਲਪਰਗਾਸੁ॥ਤਿਤੁਘਟਿਨਾਮੈਨਾਮਿਨਿਵਾਸੁ॥੫॥ਹਉਮੈਭਗਤਿਕਰੇਸਭੁਕੋਇ॥
ਨਾਮਨੁਭੀਜੈਨਾਸੁਖੁਹੋਇ॥ਕਹਿਕਹਿਕਹਣੁਆਪੁਜਾਣਾਏ॥ਬਿਰਥੀਭਗਤਿਸਭੁ
ਜਨਮੁਗਵਾਏ॥੬॥ਸੇਭਗਤਸਤਿਗੁਰਮਨਿਭਾਏ॥ਅਨਦਿਨੁਨਾਮਿਰਹੇਲਿਵਲਾ
ਏ॥ਸਦਹੀਨਾਮੁਦੇਖਹਿਹਜੂਰਿ॥ਗੁਰਕੈਸਬਦਿਰਹਿਆਭਰਪੂਰਿ॥੭॥ਆਪੇਬਖ
ਸੇਦੇਇਪਿਆਰੁ॥ਹਉਮੈਰੋਗੁਵਡਾਸੰਸਾਰਿ॥ਗੁਰਕਿਰਪਾਤੇਏਹੁਰੋਗੁਜਾਏ॥ਨਾਨਕ
ਸਾਚੇਸਾਚਿਸਮਾਏ॥੮॥੧॥੩॥੫॥੮॥

ਰਾਗੁਮਲਾਰਛੰਤਮਹਲਾ੫ ੧ੴਸਤਿਗੁਰਪ੍ਰਸਾਦਿ॥

ਪ੍ਰੀਤਮਪ੍ਰੇਮਭਗਤਿਕੇਦਾਤੇ॥ਅਪਨੇਜਨਸੰਗਿਰਾਤੇ॥ਜਨਸੰਗਿਰਾਤੇਦਿਨਸੁਰਾਤੇਇ
ਕਨਿਮਖਮਨਹੁਨਵੀਸਰੈ॥ਗੋਪਾਲਗੁਣਨਿਧਿਸਦਾਸੰਗੇਸਰਬਗੁਣਜਗਦੀਸਰੈ॥
ਮਨੁਮੋਹਿਲੀਨਾਚਰਨਸੰਗੇਨਾਮਰਸਿਜਨਮਾਤੇ॥ਨਾਨਕਪ੍ਰੀਤਮਕ੍ਰਿਪਾਲਸਦਹੂੰਕਿ
ਨੈਕੋਟਿਮਧੇਜਾਤੇ॥੧॥ਪ੍ਰੀਤਮਤੇਰੀਗਤਿਅਗਮਅਪਾਰੇ॥ਮਹਾਪਤਿਤਤੁਮਤਾਰੇ॥
ਪਤਿਤਪਾਵਨਭਗਤਿਵਛਲਕ੍ਰਿਪਾਸਿੰਧੁਸੁਆਮੀਆ॥ਸੰਤਸੰਗੇਭਜੁਨਿਸੰਗਰੰ
ਉਸਦਾਅੰਤਰਜਾਮੀਆ॥ਕੋਟਿਜਨਮਭ੍ਰਮੰਤਜੋਨੀਤੇਨਾਮਸਿਮਰਤਤਾਰੇ॥ਨਾਨਕ
ਦਰਸਪਿਆਸਹਰਿਜੀਉਆਪਿਲੇਹੁਸਮਾਰੇ॥੨॥ਹਰਿਚਰਨਕਮਲਮਨੁਲੀਨਾ॥
ਪ੍ਰਭਜਲਜਨਤੇਰੇਮੀਨਾ॥ਜਲਮੀਨਪ੍ਰਭਜੀਉਏਕਤੂਹੈਭਿੰਨਆਨਨਜਾਨੀਐ॥ਗ
ਹਿਭੁਜਾਲੇਵਹੁਨਾਮੁਦੇਵਹੁਤਉਪ੍ਰਸਾਦੀਮਾਨੀਐ॥ਭਜੁਸਾਧਸੰਗੇਏਕਰੰਗੇਕ੍ਰਿਪਾ
ਲਗੋਬਿਦਦੀਨਾ॥ਅਨਾਥਨੀਚਸਰਣਾਇਨਾਨਕਕਰਿਮਇਆਅਪੁਨਾਕੀਨਾ॥੩
॥ਆਪਸਕਉਆਪੁਮਿਲਾਇਆ॥ਭ੍ਰਮਭੰਜਨਹਰਿਰਾਇਆ॥ਅਚਰਜਸੁਆਮੀ
ਅੰਤਰਜਾਮੀਮਿਲੇਗੁਣਨਿਧਿਪਿਆਰਿਆ॥ਮਹਾਮੰਗਲਸੂਖਉਪਜੇਗੋਬਿੰਦ
ਗੁਣਨਿਤਸਾਰਿਆ॥ਮਿਲਿਸੰਗਿਸੋਹੇਦੇਖਿਮੋਹੇਪੁਰਬਿਲਿਖਿਆਪਾਇਆ॥

ਬਿਨਵੰਤਿਨਾਨਕਸਰਣਿਤਿਨਕੀਜਿਨੀਹਰਿਹਰਿਧਿਆਇਆ॥੪॥੩॥

ਵਾਰਮਲਾਰਕੀਮਹਲਾ੧ ਰਾਣੇਕੈਲਾਸਤਥਾਮਾਲਦੇਕੀਧੁਨਿ॥੧ੴਸਤਿਗੁਰਪ੍ਰਸਾਦਿ॥
ਸਲੋਕਮਹਲਾ੩ ॥ਗੁਰਿਮਿਲਿਐਮਨੁਰਹਸੀਐਜਿਉਵੁਠੈਧਰਣਿਸੀਗਾਰੁ॥
ਸਭਦਿਸੈਹਰੀਆਵਲੀਸਰਭਰੇਸੁਭਰਤਾਲ॥ਅੰਦਰੁਰਚੈਸਚਰੰਗਿਜਿਉਮੰਜੀਠੈ
ਲਾਲੁ॥ਕਮਲੁਵਿਗਸੈਸਚੁਮਨਿਗੁਰਕੈਸਬਦਿਨਿਹਾਲੁ॥ਮਨਮੁਖਦੂਜੀਤਰਫਹੈ
ਵੇਖਹੁਨਦਰਿਨਿਹਾਲਿ॥ਫਾਹੀਫਾਥੇਮਿਰਗਜਿਉਸਿਰਿਦਿਸੈਜਮਕਾਲੁ॥ਖੁਧਿਆ
ਤ੍ਰਿਸਨਾਨਿੰਦਾਬੁਰੀਕਾਮੁਕ੍ਰੋਧੁਵਿਕਰਾਲੁ॥ਏਨੀਅਖੀਨਦਰਿਨਆਵਈਜਿਚਰੁਸਬ
ਦਿਨਕਰੇਬੀਚਾਰੁ॥ਤੁਧੁਭਾਵੈਸੰਤੋਖੀਆਂਚੂਕੈਆਲਜੰਜਾਲੁ॥ਮੂਲੁਰਹੈਗੁਰੁਸੇਵਿ
ਐਗੁਰਪਉੜੀਬੋਹਿਥੁ॥ਨਾਨਕਲਗੀਤਤੁਲੈਤੂੰਸਚਾਮਨਿਸਚੁ॥੧॥ਮਹਲਾ੧
॥ਹੇਕੋਪਾਧਰੁਹੇਕੁਦਰੁਗੁਰਪਉੜੀਨਿਜਥਾਨੁ॥ਰੂੜਉਠਾਕੁਰੁਨਾਨਕਾਸਭਿਸੁਖਸਾਚਉ
ਨਾਮੁ॥੨॥ਪਉੜੀ॥ ॥ਆਪੀਨੈਆਪੁਸਾਜਿਆਪੁਪਛਾਣਿਆ॥ਅੰਬਰੁਧਰ
ਤਿਵਿਛੋੜਿਚੰਦੋਆਤਾਣਿਆ॥ਵਿਣੁਥੰਮ੍ਹਾਗਗਨੁਰਹਾਇਸਬਦੁਨੀਸਾਣਿਆ॥
ਸੂਰਜੁਚੰਦੁਉਪਾਇਜੋਤਿਸਮਾਣਿਆ॥ਕੀਏਰਾਤਿਦਿਨੰਤੁਚੋਜਵਿਡਾਣਿਆ॥ਤੀ
ਰਥਧਰਮਵੀਚਾਰਨਾਵਣਪੁਰਬਾਣਿਆ॥ਤੁਧੁਸਰਿਅਵਰੁਨਕੋਇਕਿਆਖਿਵ
ਖਾਣਿਆ॥ਸਚੈਤਖਤਿਨਿਵਾਸੁਹੋਰਆਵਣਜਾਣਿਆ॥੧॥ਸਲੋਕਮਃ੧
॥ਨਾਨਕਸਾਵਣਿਜੇਵਸੈਚਹੁਓਮਾਹਾਹੋਇ॥ਨਾਗਾਂਮਿਰਗਾਂਮਛੀਆਂਰਸੀਆਂਘ
ਰਿਧਨੁਹੋਇ॥੧॥ਮਃ੧ ॥ਨਾਨਕਸਾਵਣਿਜੇਵਸੈਚਹੁਵੇਛੋੜਾਹੋਇ॥ਗਾਈਪੁਤਾ
ਨਿਰਧਨਾਪੰਥੀਚਾਕਰੁਹੋਇ॥੨॥ਪਉੜੀ॥ ॥ਤੂਸਚਾਸਚਿਆਰੁਜਿਨਿਸਚੁ
ਵਰਤਾਇਆ॥ਬੈਠਾਤਾੜੀਲਾਇਕਵਲੁਛਪਾਇਆ॥ਬ੍ਰਹਮੈਵਡਾਕਹਾਇਅੰ
ਤੁਨਪਾਇਆ॥ਨਾਤਿਸੁਬਾਪੁਨਮਾਇਕਿਨਿਤੂਜਾਇਆ॥ਨਾਤਿਸੁਰੂਪੁਨਰੇਖਵਰਨ
ਸਬਾਇਆ॥ਨਾਤਿਸੁਭੁਖਪਿਆਸਰਜਾਧਾਇਆ॥ਗੁਰਮਹਿਆਪੁਸਮੋਇਸਬ
ਦੁਵਰਤਾਇਆ॥ਸਚੇਹੀਪਤੀਆਇਸਚਿਸਮਾਇਆ॥੨॥ਸਲੋਕਮਃ੧

॥ਵੈਦੁਬੁਲਾਇਆਵੈਦਗੀਪਕੜਿਢੰਢੋਲੇਬਾਂਹ॥ਭੋਲਾਵੈਦੁਨਜਾਣਈਕਰਕਕਲੇ
ਜੇਮਾਹਿ॥੧॥ਮਃ੨ ॥ਵੈਦਾਵੈਦੁਸੁਵੈਦੁਤੂਪਹਿਲਾਂਰੋਗੁਪਛਾਣੁ॥ਐਸਾਦਾਰੂਲੋੜਿ ੬੬੦
ਲਹੁਜਿਤੁਵੰਞੈਰੋਗਾਘਾਣਿ॥ਜਿਤੁਦਾਰੂਰੋਗਉਠਿਅਹਿਤਨਿਸੁਖੁਵਸੈਆਇ॥
ਰੋਗੁਗਵਾਇਹਿਆਪਣਾਤਨਾਨਕਵੈਦੁਸਦਾਇ॥੨॥ਪਉੜੀ॥ ॥ਬ੍ਰਹਮਾਬਿ
ਸਨੁਮਹੇਸੁਦੇਵਉਪਾਇਆ॥ਬ੍ਰਹਮੇਦਿਤੇਬੇਦਪੂਜਾਲਾਇਆ॥ਦਸਅਵਤਾਰੀ
ਰਾਮੁਰਾਜਾਆਇਆ॥ਦੈਤਾਮਾਰੇਧਾਇਹੁਕਮਿਸਬਾਇਆ॥ਈਸਮਹੇਸੁਰੁਸੇਵਿ
ਤਿਨੀਅੰਤੁਨਪਾਇਆ॥ਸਚੀਕੀਮਤਿਪਾਇਤਖਤੁਰਚਾਇਆ॥ਦੁਨੀਆਧੰਧੈ
ਲਾਇਆਪੁਛਪਾਇਆ॥ਧਰਮੁਕਰਾਏਕਰਮਧੁਰਹੁਫੁਰਮਾਇਆ॥੩॥ਸਲੋਕ
ਮਃ੨ ॥ਸਾਵਣੁਆਇਆਹੇਸਖੀਕੰਤੈਚਿਤਿਕਰੇਹੁ॥ਨਾਨਕਝੂਰਿਮਰਹਿਦੋ
ਹਾਗਣੀਜਿਨਅਵਰੀਲਾਗਾਨੇਹੁ॥੧॥ਮਃ੨ ॥ਸਾਵਣੁਆਇਆਹੇਸਖੀਜਲਹ
ਰੁਬਰਸਨਹਾਰੁ॥ਨਾਨਕਸੁਖਿਵਸਨੁਸੋਹਾਗਣੀਜਿਨਸਹਨਾਲਿਪਿਆਰੁ॥੨॥ਪ
ਉੜੀ॥ ॥ਆਪੇਛਿੰਝਪਵਾਇਮਲਾਖਾੜਾਰਚਿਆ॥ਲਥੇਭੜਥੂਪਾਇਗੁਰਮੁ
ਖਿਮਚਿਆ॥ਮਨਮੁਖਮਾਰੇਪਛਾੜਿਮੂਰਖਕਚਿਆ॥ਆਪਿਭਿੜੈਮਾਰੇਆਪਿਆ
ਪਿਕਾਰਜੁਰਚਿਆ॥ਸਭਨਾਖਸਮੁਏਕੁਹੈਗੁਰਮੁਖਿਜਾਣੀਐ॥ਹੁਕਮੀਲਿਖੈਸਿ
ਰਿਲੇਖੁਵਿਣੁਕਲਮਮਸਵਾਣੀਐ॥ਸਤਿਸੰਗਤਿਮੇਲਾਪੁਜਿਥੈਹਰਿਗੁਣਸਦ
ਵਖਾਣੀਐ॥ਨਾਨਕਸਚਾਸਬਦੁਸਲਾਹਿਸਚੁਪਛਾਣੀਐ॥੪॥ਸਲੋਕਮਃ੩
॥ਊਂਨਵਿਊਂਨਵਿਆਇਆਅਵਰਿਕਰੇਂਦਾਵੰਨ॥ਕਿਆਜਾਣਾਤਿਸੁਸਾਹਸਿਉ
ਕੇਵਰਹਸੀਰੰਗੁ॥ਰੰਗੁਰਹਿਆਤਿਨਕਾਮਣੀਜਿਨਮਨਿਭਉਭਾਉਹੋਇ॥ਨਾਨਕ
ਭੈਭਾਇਬਾਹਰੀਤਿਨਤਨਿਸੁਖੁਨਹੋਇ॥੧॥ਮਃ੩ ॥ਊਂਨਵਿਊਂਨਵਿਆਇਆ
ਵਰਸੈਨੀਰੁਨਿਪੰਗੁ॥ਨਾਨਕਦੁਖੁਲਾਗਾਤਿਨਕਾਮਣੀਜਿਨਕੰਤੈਸਿਉਮਨਿਭੰਗੁ॥
੨॥ਪਉੜੀ॥ ॥ਦੋਵੈਤਰਫਾਉਪਾਇਇਕੁਵਰਤਿਆ॥ਬੇਦਬਾਣੀਵਰਤਾਇ
ਅੰਦਰਿਵਾਦੁਘਤਿਆ॥ਪਰਵਿਰਤਿਨਿਰਵਿਰਤਿਹਾਠਾਦੋਵੈਵਿਚਿਧਰਮੁਫਿਰੈ
ਰੈਬਾਰਿਆ॥ਮਨਮੁਖਕਚੇਕੂੜਿਆਰਤਿਨੀਨਿਹਚਉਦਰਗਹਹਾਰਿਆ॥ਗੁਰਮਤੀ

ਸਬਦਿਮੁਏਹੈਕਾਮੁਕ੍ਰੋਧੁਜਿਨੀਮਾਰਿਆ॥ਸਚੈਅੰਦਰਿਮਹਲਿਸਬਦਿਸਵਾਰਿਆ॥ਸੇ
ਭਗਤਤੁਧੁਭਾਵਦੇਸਚੈਨਾਇਪਿਆਰਿਆ॥ਸਤਿਗੁਰੁਸੇਵਨਿਆਪਣਾਤਿਨਾਵਿਟਹੁ
ਹਉਵਾਰਿਆ॥੫॥ਸਲੋਕੁਮ: ੩ ॥ਊਨਵਿਊਨਵਿਆਇਆਵਰਸੈਲਾਇਝੜੀ॥
ਨਾਨਕਭਾਣੈਚਲੈਕੰਤਕੈਸੁਮਾਣੇਸਦਾਰਲੀ॥੧॥ਮ: ੩ ॥ਕਿਆਉਠਿਉਠਿਦੇਖ
ਹੁਬਪੁੜੇਇਸੁਮੇਘੈਹਥਿਕਿਛੁਨਾਹਿ॥ਜਿਨਿਏਹੁਮੇਘੁਪਠਾਇਆਤਿਸੁਰਾਖਹੁਮਨਮਾਂ
ਹਿ॥ਤਿਸੁਨੋਮੰਨਿਵਸਾਇਸੀਜਾਕਉਨਦਰਿਕਰੇਇ॥ਨਾਨਕਨਦਰੀਬਾਹਰੀਸਭਕਰ
ਣਪਲਾਹਕਰੇਇ॥੨॥ਪਉੜੀ॥ ॥ਸੋਹਰਿਸਦਾਸਰੇਵੀਐਜਿਸੁਕਰਤਨਲਾ
ਗੈਵਾਰ॥ਆਡਾਣੇਆਕਾਸਕਰਿਖਿਨਮਹਿਢਾਹਿਉਸਾਰਣਹਾਰ॥ਆਪੇਜਗਤੁ
ਉਪਾਇਕੈਕੁਦਰਤਿਕਰੇਵੀਚਾਰ॥ਮਨਮੁਖਅਗੈਲੇਖਾਮੰਗੀਐਬਹੁਤੀਹੋਵੈਮਾਰ
॥ਗੁਰਮੁਖਿਪਤਿਸਿਉਲੇਖਾਨਿਬੜੈਬਖਸੇਸਿਫਤਿਭੰਡਾਰ॥ਓਥੈਹਥੁਨਅਪੜੈਕੂ
ਕਨਸੁਣੀਐਪੁਕਾਰ॥ਓਥੈਸਤਿਗੁਰੁਬੇਲੀਹੋਵੈਕਢਿਲਏਅੰਤੀਵਾਰ॥ਏਨਾਜੰਤ
ਨੋਹੋਰਸੇਵਨਹੀਸਤਿਗੁਰੁਸਿਰਿਕਰਤਾਰ॥੬॥ਸਲੋਕੁਮ: ੩ ॥ਬਾਬੀਹਾਜਿਸਨੋ
ਤੂਪੂਕਾਰਦਾਤਿਸਨੋਲੋਚੈਸਭੁਕੋਇ॥ਅਪਣੀਕਿਰਪਾਕਰਿਕੈਵਸਸੀਵਣੁਤ੍ਰਿਣੁ
ਹਰਿਆਹੋਇ॥ਗੁਰਪਰਸਾਦੀਪਾਈਐਵਿਰਲਾਬੂਝੈਕੋਇ॥ਬਹਦਿਆਉਠਦਿ
ਆਨਿਤਧਿਆਈਐਸਦਾਸਦਾਸੁਖੁਹੋਇ॥ਨਾਨਕਅੰਮ੍ਰਿਤੁਸਦਹੀਵਰਸਦਾਗੁ
ਰਮੁਖਿਦੇਵੈਹਰਿਸੋਇ॥੧॥ਮ: ੩ ॥ਕਲਮਲਿਹੋਈਮੇਦਨੀਅਰਦਾਸਿਕਰੇਲਿ
ਵਲਾਇ॥ਸਚੈਸੁਣਿਆਕੰਨੁਦੇਧੀਰਕਦੇਵੈਸਹਜਿਸੁਭਾਇ॥ਇੰਦ੍ਰੈਨੋਫੁਰਮਾਇਆ
ਵੁਠਾਛਹਬਰਲਾਇ॥ਅਨੁਧਨੁਉਪਜੈਬਹੁਘਣਾਕੀਮਤਿਕਹਣੁਨਜਾਇ॥ਨਾਨ
ਕਨਾਮੁਸਲਾਹਿਤੂਸਭਨਾਜੀਆਦੇਦਾਰਿਜਕੁਸੰਬਾਹਿ॥ਜਿਤੁਖਾਧੈਸੁਖੁਊਪਜੈਫਿ
ਰਿਦੂਖੁਨਲਾਗੈਆਇ॥੨॥ਪਉੜੀ॥ ॥ਹਰਿਜੀਉਸਚਾਸਚੁਤੂਸਚੇਲੈਹਿ
ਮਿਲਾਇ॥ਦੂਜੈਦੂਜੀਤਰਫਹੈਕੂੜਿਮਿਲੈਨਮਿਲਿਆਜਾਇ॥ਆਪੇਜੋੜਿਵਿ
ਛੋੜਿਐਆਪੇਕੁਦਰਤਿਦੇਇਦਿਖਾਇ॥ਮੋਹੁਸੋਗੁਵਿਜੋਗੁਹੈਪੂਰਬਿਲਿਖਿ
ਆਕਮਾਇ॥ਹਉਬਲਿਹਾਰੀਤਿਨਕਉਜੋਹਰਿਚਰਣੀਰਹੈਲਿਵਲਾਇ॥ਜਿਉ

ਜਲਮਹਿਕਮਲੁਅਲਿਪਤੁਹੈਐਸੀਬਣਤਬਣਾਇ॥ਸੇਸੁਖੀਏਸਦਾਸੋਹਣੇਜਿ
ਨਵਿਚਹੁਆਪੁਗਵਾਇ॥ਤਿਨ੍ਹਸੋਗੁਵਿਜੋਗੁਕਦੇਨਹੀਜੋਹਰਿਕੈਅੰਕਿਸਮਾਇ॥੭ ੬੬੧
॥ਸਲੋਕੁਮ: ੩ ॥ਨਾਨਕਸੋਸਾਲਾਹੀਐਜਿਸੁਵਸਿਸਭੁਕਿਛੁਹੋਇ॥ਤਿਸੈਸ
ਰੇਵਿਹੁਪ੍ਰਾਣੀਹੋਤਿਸੁਬਿਨੁਅਵਰੁਨਕੋਇ॥ਗੁਰਮੁਖਿਹਰਿਪ੍ਰਭੁਮਨਿਵਸੈਤਾਂਸਦਾਸ
ਦਾਸੁਖੁਹੋਇ॥ਸਹਸਾਮੂਲਿਨਹੋਵਈਸਭਚਿੰਤਾਵਿਚਹੁਜਾਇ॥ਜੋਕਿਛੁਹੋਇਸੁਸ
ਹਜੇਹੋਇਕਹਣਾਕਿਛੂਨਜਾਇ॥ਸਚਾਸਾਹਿਬੁਮਨਿਵਸੈਤਾਂਮਨਿਚਿੰਦਿਆਫਲੁ
ਪਾਇ॥ਨਾਨਕਤਿਨਕਾਆਖਿਆਆਪਿਸੁਣੇਜਿਲਇਅਨੁਪੰਨੈਪਾਇ॥੧॥
ਮ: ੩ ॥ਅੰਮ੍ਰਿਤੁਸਦਾਵਰਸਦਾਬੂਝਨਿਬੂਝਣਹਾਰ॥ਗੁਰਮੁਖਿਜਿਨੀਬੁਝਿਆ
ਹਰਿਅੰਮ੍ਰਿਤੁਰਖਿਆਉਰਿਧਾਰਿ॥ਹਰਿਅੰਮ੍ਰਿਤੁਪੀਵਹਿਸਦਾਰੰਗਿਰਾਤੇਹਉਮੈ
ਤ੍ਰਿਸਨਾਮਾਰਿ॥ਅੰਮ੍ਰਿਤੁਹਰਿਕਾਨਾਮੁਹੈਵਰਸੈਕਿਰਪਾਧਾਰਿ॥ਨਾਨਕਗੁਰਮੁਖਿਨਦ
ਰੀਆਇਆਹਰਿਆਤਮਰਾਮੁਮੁਰਾਰਿ॥੨॥ਪਉੜੀ॥ ॥ਅਤੁਲੁਕਿਉਤੋ
ਲੀਐਵਿਣੁਤੋਲੇਪਾਇਆਨਜਾਇ॥ਗੁਰਕੈਸਬਦਿਵੀਚਾਰੀਐਗੁਣਮਹਿਰਹੈ
ਸਮਾਇ॥ਅਪਣਾਆਪੁਆਪਿਤੋਲਸੀਆਪੇਮਿਲੈਮਿਲਾਇ॥ਤਿਸਕੀਕੀਮ
ਤਿਨਾਪਵੈਕਹਣਾਕਿਛੂਨਜਾਇ॥ਹਉਬਲਿਹਾਰੀਗੁਰਆਪਣੇਜਿਨਿਸਚੀਬੂਝ
ਦਿਤੀਬੁਝਾਇ॥ਜਗਤੁਮੁਸੈਅੰਮ੍ਰਿਤੁਲੁਟੀਐਮਨਮੁਖਬੂਝਨਪਾਇ॥ਵਿਣੁਨ
ਵੈਨਾਲਿਨਚਲਸੀਜਾਸੀਜਨਮੁਗਵਾਇ॥ਗੁਰਮਤੀਜਾਗੇਤਿਨ੍ਹੀਘਰੁਰਖਿਆਦੂ
ਤਾਕਾਕਿਛੁਨਵਸਾਇ॥੮॥ਸਲੋਕੁਮ: ੩ ॥ਬਾਬੀਹਾਨਾਬਿਲਲਾਇਨ
ਤਰਸਾਇਏਹੁਮਨੁਖਸਮਕਾਹੁਕਮੁਮੰਨਿ॥ਨਾਨਕਹੁਕਮਿਮੰਨਿਐਤਿਖਉਤਰੈਚੜੈ
ਚਵਗਲਿਵੰਨੁ॥੧॥ਮ: ੩ ॥ਬਬੀਹਾਜਲਮਹਿਤੇਰਾਵਾਸੁਹੈਜਲਹੀਮਾਹਿਫਿ
ਰਾਹਿ॥ਜਲਕੀਸਾਰਨਜਾਣਹੀਤਾਂਤੂੰਕੂਕਣਪਾਹਿ॥ਜਲਥਲਚਹੁਦਿਸਿਵਰਸ
ਦਾਖਾਲੀਕੋਥਾਉਨਾਹਿ॥ਏਤੈਜਲਿਵਰਸਦੈਤਿਖਮਰਹਿਭਾਗਤਿਨਾਕੇਨਾਹਿ॥
ਨਾਨਕਗੁਰਮੁਖਿਤਿਨਸੋਝੀਪਈਜਿਨਵਸਿਆਮਨਮਾਹਿ॥੨॥ਪਉੜੀ॥
ਨਾਥਜਤੀਸਿਧਪੀਰਕਿਨੈਅੰਤੁਨਪਾਇਆ॥ਗੁਰਮੁਖਿਨਾਮੁਧਿਆਇਤੁਝੈਸਮਾ

ਇਆ॥ਜੁਗਛਤੀਹਗੁਬਾਰੁਤਿਸਹੀਭਾਇਆ॥ਜਲਾਬਿੰਬੁਅਸਰਾਲੁਤਿਨੈਵਰ
ਤਾਇਆ॥ਨੀਲੁਅਨੀਲੁਅਗੰਮੁਸਰਜੀਤੁਸਬਾਇਆ॥ਅਗਨਿਉਪਾਈਵਾਦੁਭੁ
ਖਤਿਹਾਇਆ॥ਦੁਨੀਆਕੈਸਿਰਿਕਾਲੁਦੂਜਾਭਾਇਆ॥ਰਖੈਰਖਣਹਾਰੁਜਿਨਿ
ਸਬਦੁਬੁਝਾਇਆ॥੯॥ਸਲੋਕਮਃ੩ ॥ਇਹੁਜਲੁਸਭਤੈਵਰਸਦਾਵਰਸੈਭਾ
ਇਸੁਭਾਇ॥ਸੇਬਿਰਖਾਹਰੀਆਵਲੇਜੋਗੁਰਮੁਖਿਰਹੇਸਮਾਇ॥ਨਾਨਕਨਦਰੀਸੁ
ਖੁਹੋਇਏਨਾਜੰਤਾਕਾਦੁਖੁਜਾਇ॥੧॥ਮਃ੩॥ਭਿੰਨੀਰੈਣਿਚਮਕਿਆਵੁਠਾਛਹਬ
ਰਲਾਇ॥ਜਿਤੁਵੁਠੈਅਨੁਧਨੁਬਹੁਤੁਊਪਜੈਜਾਂਸਹੁਕਰੇਰਜਾਇ॥ਜਿਤੁਖਾਧੈਮਨੁ
ਤ੍ਰਿਪਤੀਐਜੀਆਂਜੁਗਤਿਸਮਾਇ॥ਇਹੁਧਨੁਕਰਤੇਕਾਖੇਲੁਹੈਕਦੇਆਵੈਕਦੇਜਾ
ਇ॥ਗਿਆਨੀਆਕਾਧਨੁਨਾਮੁਹੈਸਦਹੀਰਹੈਸਮਾਇ॥ਨਾਨਕਜਿਨਕਉਨਦਰਿਕਰੇਤਾਂ
ਇਹੁਧਨੁਪਲੈਪਾਇ॥੨॥ਪਉੜੀ॥ ॥ਆਪਿਕਰਾਏਕਰੇਆਪਿਹਉਕੈਸਿਉ
ਕਰੀਪੁਕਾਰ॥ਆਪੇਲੇਖਾਮੰਗਸੀਆਪਿਕਰਾਏਕਾਰ॥ਜੋਤਿਸੁਭਾਵੈਸੋਥੀਐਹੁਕ
ਮੁਕਰੇਗਾਵਾਰੁ॥ਆਪਿਛਡਾਏਛੁਟੀਐਆਪੇਬਖਸਣਹਾਰੁ॥ਆਪੇਵੇਖੈਸੁਣੇਆ
ਪਿਸਭਸੈਦੇਆਧਾਰੁ॥ਸਭਮਹਿਏਕੁਵਰਤਦਾਸਿਰਿਸਿਰਿਕਰੇਬੀਚਾਰੁ॥ਗੁਰਮੁਖਿ
ਆਪੁਵੀਚਾਰੀਐਲਗੈਸਚਿਪਿਆਰੁ॥ਨਾਨਕਕਿਸਨੋਆਖੀਐਆਪੇਦੇਵਣਹਾਰੁ॥
੧੦॥ਸਲੋਕਮਃ੩ ॥ਬਾਬੀਹਾਏਹੁਜਗਤੁਹੈਮਤੁਕੋਭਰਮਿਭੁਲਾਇ॥ਇਹੁਬਾ
ਬੀਹਾਪਸੂਹੈਇਸਨੋਬੂਝਣੁਨਾਹਿ॥ਅੰਮ੍ਰਿਤੁਹਰਿਕਾਨਾਮੁਹੈਜਿਤੁਪੀਤੈਤਿਖਜਾਇ॥
ਨਾਨਕਗੁਰਮੁਖਿਜਿਨਪੀਆਤਿਨਬਹੁੜਿਨਲਾਗੀਆਇ॥੧॥ਮਃ੩॥ਮਲਾਰੁ
ਸੀਤਲਰਾਗੁਹੈਹਰਿਧਿਆਇਐਸਾਂਤਿਹੋਇ॥ਹਰਿਜੀਉਅਪਣੀਕ੍ਰਿਪਾਕਰੇਤਾਂ
ਵਰਤੈਸਭਲੋਇ॥ਵੁਠੈਜੀਆਜੁਗਤਿਹੋਇਧਰਣੀਨੋਸੀਗਾਰੁਹੋਇ॥ਨਾਨਕਇਹੁ
ਜਗਤੁਸਭੁਜਲੁਹੈਜਲਹੀਤੇਸਭਕੋਇ॥ਗੁਰਪਰਸਾਦੀਕੋਵਿਰਲਾਬੂਝੈਸੋਜਨੁਮੁ
ਕਤੁਸਦਾਹੋਇ॥੨॥ਪਉੜੀ॥ ॥ਸਚਾਵੇਪਰਵਾਹੁਇਕੋਤੂਧਣੀ॥ਤੂਸਭੁਕਿ
ਛੁਆਪੇਆਪਿਦੂਜੈਕਿਸੁਗਣੀ॥ਮਾਣਸਕੂੜਾਗਰਬੁਸਚੀਤੁਧੁਮਣੀ॥ਆਵਾਗ
ਉਣੁਰਚਾਇਉਪਾਈਮੇਦਨੀ॥ਸਤਿਗੁਰੁਸੇਵੇਆਪਣਾਆਇਆਤਿਸੁਗਣੀ॥ਜੇ

ਹਉਮੈਵਿਚਹੁਜਾਇਤਕੇਹੀਗਣਤਗਣੀ॥ਮਨਮੁਖਮੋਹਿਗੁਬਾਰਿਜਿਉਭੁਲਾਮੰ
ਝਿਵਣੀ॥ਕਟੇਪਾਪਅਸੰਖਨਾਵੈਇਕਕਣੀ॥੧੧॥ਸਲੋਕਮਃ੩ ॥ਬਾਬੀ
ਹਾਖਸਮੈਕਾਮਹਲੁਨਜਾਣਹੀਮਹਲੁਦੇਖਿਅਰਦਾਸਿਪਾਇ॥ਆਪਣੈਭਾਣੈਬ
ਹੁਤਾਬੋਲਹਿਬੋਲਿਆਥਾਇਨਪਾਇ॥ਖਸਮੁਵਡਾਦਾਤਾਰੁਹੈਜੋਇਛੇਸੋਫਲ
ਪਾਇ॥ਬਾਬੀਹਾਕਿਆਬਪੁੜਾਜਗਤੈਕੀਤਿਖਜਾਇ॥੧॥ਮਃ੩॥ਬਾਬੀਹਾਭਿੰ
ਨੀਰੈਣਿਬੋਲਿਆਸਹਜੇਸਚਿਸੁਭਾਇ॥ਇਹੁਜਲੁਮੇਰਾਜੀਉਹੈਜਲਬਿਨੁਰਹ
ਣੁਨਜਾਇ॥ਗੁਰਸਬਦੀਜਲੁਪਾਈਐਵਿਚਹੁਆਪੁਗਵਾਇ॥ਨਾਨਕਜਿਸੁਬਿ
ਨੁਚਸਾਨਜੀਵਦੀਸੋਸਤਿਗੁਰਿਦੀਆਮਿਲਾਇ॥੨॥ਪਉੜੀ॥ ॥ਖੰਡਪਤਾ
ਲਅਸੰਖਮੈਗਣਤਨਹੋਈ॥ਤੂਕਰਤਾਗੋਵਿੰਦੁਤੁਧੁਸਿਰਜੀਤੁਧੈਗੋਈ॥ਲਖਚ
ਉਰਾਸੀਹਮੇਦਨੀਤੁਝਹੀਤੇਹੋਈ॥ਇਕਿਰਾਜੇਖਾਨਮਲੂਕਕਹਹਿਕਹਾਵਹਿਕੋਈ॥
ਇਕਿਸਾਹਸਦਾਵਹਿਸੰਚਿਧਨੁਦੂਜੈਪਤਿਖੋਈ॥ਇਕਿਦਾਤੇਇਕਮੰਗਤੇਸਭ
ਨਾਸਿਰਿਸੋਈ॥ਵਿਣੁਨਾਵੈਬਾਜਾਰੀਆਭੀਹਾਵਲਿਹੋਈ॥ਕੂੜਨਿਖੁਟੇਨਾਨ
ਕਾਸਚੁਕਰੇਸੁਹੋਈ॥੧੨॥ਸਲੋਕਮਃ੩ ॥ਬਾਬੀਹਾਗੁਣਵੰਤੀਮਹਲੁਪਾ
ਇਆਅਉਗਣਵੰਤੀਦੂਰਿ॥ਅੰਤਰਿਤੇਰੈਹਰਿਵਸੈਗੁਰਮੁਖਿਸਦਾਹਜੂਰਿ॥
ਕੂਕਪੁਕਾਰਨਹੋਵਈਨਦਰੀਨਦਰਿਨਿਹਾਲ॥ਨਾਨਕਨਾਮਿਰਤੇਸਹਜੇਮਿਲੇਸ
ਬਦਿਗੁਰੂਕੈਘਾਲ॥੧॥ਮਃ੩॥ਬਾਬੀਹਾਬੇਨਤੀਕਰੇਕਰਿਕਿਰਪਾਦੇਹੁਜੀਅ
ਦਾਨ॥ਜਲਬਿਨੁਪਿਆਸਨਊਤਰੈਛੁਟਕਿਜਾਂਹਿਮੇਰੇਪ੍ਰਾਨ॥ਤੂਸੁਖਦਾਤਾਬੇ
ਅੰਤੁਹੈਗੁਣਦਾਤਾਨੇਧਾਨੁ॥ਨਾਨਕਗੁਰਮੁਖਿਬਖਸਿਲਏਅੰਤਿਬੇਲੀਹੋਇਭ
ਗਵਾਨੁ॥੨॥ਪਉੜੀ॥ ॥ਆਪੇਜਗਤੁਉਪਾਇਕੈਗੁਣਅਉਗੁਣਕਰੇਬੀਚਾ
ਰੁ॥ਤ੍ਰੈਗੁਣਸਰਬਜੰਜਾਲੁਹੈਨਾਮਿਨਧਰੇਪਿਆਰੁ॥ਗੁਣਛੋਡਿਅਉਗਣਕਮਾ
ਵਦੇਦਰਗਹਹੋਹਿਖੁਆਰੁ॥ਜੂਐਜਨਮੁਤਿਨੀਹਾਰਿਆਕਿਤੁਆਏਸੰਸਾਰਿ॥
ਸਚੈਸਬਦਿਮਨੁਮਾਰਿਆਅਹਿਨਿਸਿਨਾਮਿਪਿਆਰਿ॥ਜਿਨੀਪੁਰਖੀਉਰਿ
ਧਾਰਿਆਸਚਾਅਲਖਅਪਾਰੁ॥ਤੂਗੁਣਦਾਤਾਨਿਧਾਨੁਹਹਿਅਸੀਅਵਗਣਿ

ਆਪਣਾਜਿਸੁਬਖਸੇਸੋਪਾਇਸੀਗੁਰਸਬਦੀਵੀਚਾਰੁ॥੧੩॥ਸਲੋਕਮ:੫
॥ਰਾਤਿਨਾਵਿਹਾਵੀਸਾਕਤਾਂਜਿਨਾਵਿਸਰੈਨਾਉ॥ਰਾਤੀਦਿਨਸਦੁਹੇਲੀਆਨਾਨਕ
ਹਰਿਗੁਣਗਾਉ॥੧॥ਮ:੫ ॥ਰਤਨਜਵੇਹਰਮਾਣਕਾਹਭੇਮਣੀਮਥੰਨਿ॥ਨਾ
ਨਕਜੋਪ੍ਰਭਿਭਾਣਿਆਸਚੈਦਰਿਸੋਹੰਨਿ॥੨॥ਪਉੜੀ॥ ॥ਸਚਾਸਤਿਗੁਰੁ
ਸੇਵਿਸਚੁਸਮ੍ਹਾਲਿਆ॥ਅੰਤਿਖਲੋਆਆਇਜਿਸਤਿਗੁਰਅਗੈਘਾਲਿਆ
॥ਪੋਹਿਨਸਕੈਜਮਕਾਲੁਸਚਾਰਖਵਾਲਿਆ॥ਗੁਰਸਾਖੀਜੋਤਿਜਗਾਇਦੀਵਾ
ਬਾਲਿਆ॥ਮਨਮੁਖਵਿਣੁਨਾਵੈਕੂੜਿਆਰਫਿਰਹਿਬੇਤਾਲਿਆ॥ਪਸੂਮਾ
ਣਸਚੰਮਿਪਲੇਟੇਅੰਦਰਹੁਕਾਲਿਆ॥ਸਭੋਵਰਤੈਸਚੁਸਚੈਸਬਦਿਨਿਹਾਲਿ
ਆ॥ਨਾਨਕਨਾਮੁਨਿਧਾਨੁਹੈਪੂਰੈਗੁਰਿਦੇਖਾਲਿਆ॥੧੪॥ਸਲੋਕਮ:੩
॥ਬਾਬੀਹੈਹੁਕਮੁਪਛਾਣਿਆਗੁਰਕੈਸਹਜਿਸੁਭਾਇ॥ਮੇਘੁਵਰਸੈਦਇਆ
ਕਰਿਗੂੜੀਛਹਬਰਲਾਇ॥ਬਾਬੀਹੇਕੂਕਪੁਕਾਰਰਹਿਗਈਸੁਖੁਵਸਿਆ
ਮਨਿਆਇ॥ਨਾਨਕਸੋਸਾਲਾਹੀਐਜਿਦੇਂਦਾਸਭਨਾਂਜੀਆਰਿਜਕੁਸਮਾਇ॥
੧॥ਮ:੩॥ਚਾਤ੍ਰਿਕਤੂਨਜਾਣਹੀਕਿਆਤੁਧੁਵਿਚਿਤਿਖਾਹੈਕਿਤੁਪੀਤੈਤਿਖਜਾਇ॥
ਦੂਜੈਭਾਇਭਰੰਮਿਆਅੰਮ੍ਰਿਤਜਲੁਪਲੈਨਪਾਇ॥ਨਦਰਿਕਰੇਜੇਆਪਣੀਤਾਂਸਤਿ
ਗੁਰੁਮਿਲੈਸੁਭਾਇ॥ਨਾਨਕਸਤਿਗੁਰਤੇਅੰਮ੍ਰਿਤਜਲੁਪਾਇਆਸਹਜੇਰਹਿਆਸਮਾ
ਇ॥੨॥ਪਉੜੀ॥ ॥ਇਕਿਵਣਖੰਡਿਬੈਸਹਿਜਾਇਸਦੁਨਦੇਵਹੀ॥ਇਕਿਪਾ
ਲਾਕਕਰੁਭੰਨਿਸੀਤਲੁਜਲੁਹੇਂਵਹੀ॥ਇਕਿਭਸਮਚੜ੍ਹਾਵਹਿਅੰਗਿਮੈਲੁਨਧੋਵ
ਹੀ॥ਇਕਿਜਟਾਬਿਕਟਬਿਕਰਾਲਕੁਲੁਘਰੁਖੋਵਹੀ॥ਇਕਿਨਗਨਫਿਰਹਿਦਿ
ਨੁਰਾਤਿਨੀਦਨਸੋਵਹੀ॥ਇਕਿਅਗਨਿਜਲਾਵਹਿਅੰਗੁਆਪੁਵਿਗੋਵਹੀ॥ਵਿਣੁ
ਨਾਵੈਤਨੁਛਾਰੁਕਿਆਕਹਿਰੋਵਹੀ॥ਸੋਹਨਿਖਸਮਦੁਆਰਿਜਿਸਤਿਗੁਰੁਸੇਵਹੀ॥
੧੫॥ਸਲੋਕਮ:੩ ॥ਬਾਬੀਹਾਅੰਮ੍ਰਿਤਵੇਲੈਬੋਲਿਆਤਾਂਦਰਿਸੁਣੀਪੁਕਾਰ
॥ਮੇਘੈਨੋਫੁਰਮਾਨੁਹੋਆਵਰਸਹੁਕਿਰਪਾਧਾਰਿ॥ਹਉਤਿਨਕੈਬਲਿਹਾਰਣੈਜਿਨੀ
ਸਚੁਰਖਿਆਉਰਿਧਾਰਿ॥ਨਾਨਕਨਾਮੇਸਭਹਰੀਆਵਲੀਗੁਰਕੈਸਬਦਿਵੀਚਾਰਿ

॥੧॥ਮ:੩॥ਬਾਬੀਹਾਇਵਤੇਰੀਤਿਖਾਨਉਤਰੈਜੇਸਉਕਰਹਿਪੁਕਾਰ॥ਨਦਰੀਸਤਿਗੁਰੁ
ਪਾਈਐਨਦਰੀਉਪਜੈਪਿਆਰੁ॥ਨਾਨਕਸਾਹਿਬੁਮਨਿਵਸੈਵਿਚਹੁਜਾਹਿਵਿਕਾਰ॥ ੬੬੩
੨॥ਪਉੜੀ॥ ॥ਇਕਿਜੈਨੀਉਝੜਪਾਇਧੁਰਹੁਖੁਆਇਆ॥ਤਿਨਮੁਖਿਨਾਹੀ
ਨਾਮੁਨਤੀਰਥਿਨ੍ਹਾਇਆ॥ਹਥੀਸਿਰਖੋਹਾਇਨਭਦੁਕਰਾਇਆ॥ਕੁਚਿਲਰਹਹਿਦਿ
ਨਰਾਤਿਸਬਦੁਨਭਾਇਆ॥ਤਿਨਜਾਤਿਨਪਤਿਨਕਰਮੁਜਨਮੁਗਵਾਇਆ॥ਮਨਿ
ਜੂਠੈਵੇਜਾਤਿਜੂਠਾਖਾਇਆ॥ਬਿਨੁਸਬਦੈਆਚਾਰੁਨਕਿਨਹੀਪਾਇਆ॥ਗੁਰਮੁ
ਖਿਓਅੰਕਾਰਿਸਚਿਸਮਾਇਆ॥੧੬॥ਸਲੋਕਮ:੩ ॥ਸਾਵਣਿਸਰਸੀਕਾ
ਮਣੀਗੁਰਸਬਦੀਵੀਚਾਰਿ॥ਨਾਨਕਸਦਾਸੁਹਾਗਣੀਗੁਰਕੈਹੇਤਿਅਪਾਰਿ॥੧॥ਮ:
੩॥ਸਾਵਣਿਦਝੈਗੁਣਬਾਹਰੀਜਿਸੁਦੂਜੈਭਾਇਪਿਆਰੁ॥ਨਾਨਕਪਿਰਕੀਸਾਰਨ
ਜਾਣਈਸਭੁਸੀਗਾਰੁਖੁਆਰੁ॥੨॥ਪਉੜੀ॥ ॥ਸਚਾਅਲਖਅਭੇਉਹਠਿਨਪ
ਤੀਜਈ॥ਇਕਿਗਾਵਹਿਰਾਗਪਰੀਆਰਾਗਿਨਭੀਜਈ॥ਇਕਿਨਚਿਨਚਿਪੂਰਹਿ
ਤਾਲਭਗਤਿਨਕੀਜਈ॥ਇਕਿਅੰਨੁਨਖਾਹਿਮੂਰਖਤਿਨਾਕਿਆਕੀਜਈ॥ਤ੍ਰਿਸ
ਨਾਹੋਈਬਹੁਤੁਕਿਵੈਨਧੀਜਈ॥ਕਰਮਵਧਹਿਕੈਲੋਅਖਪਿਮਰੀਜਈ॥ਲਾਹਾ
ਨਾਮੁਸੰਸਾਰਿਅੰਮ੍ਰਿਤੁਪੀਜਈ॥ਹਰਿਭਗਤੀਅਸਨੇਹਿਗੁਰਮੁਖਿਘੀਜਈ॥੧੭॥
ਸਲੋਕਮ:੩ ॥ਗੁਰਮੁਖਿਮਲਾਰਰਾਗੁਜੋਕਰਹਿਤਿਨਮਨੁਤਨੁਸੀਤਲੁਹੋਇ॥
ਗੁਰਸਬਦੀਏਕੁਪਛਾਣਿਆਏਕੋਸਚਾਸੋਇ॥ਮਨੁਤਨੁਸਚਾਸਚੁਮਨਿਸਚੇਸਚੀ
ਸੋਇ॥ਅੰਦਰਿਸਚੀਭਗਤਿਹੈਸਹਜੇਹੀਪਤਿਹੋਇ॥ਕਲਿਜੁਗਮਹਿਘੋਰਅੰ
ਧਾਰੁਹੈਮਨਮੁਖਰਾਹੁਨਕੋਇ॥ਸੇਵਡਭਾਗੀਨਾਨਕਾਜਿਨਗੁਰਮੁਖਿਪਰਗਟੁਹੋਇ॥
੧॥ਮ:੩ ॥ਇੰਦੁਵਰਸੈਕਰਿਦਇਆਲੋਕਾਂਮਨਿਉਪਜੈਚਾਉ॥ਜਿਸਕੈਹੁਕਮਿ
ਇੰਦੁਵਰਸਦਾਤਿਸਕੈਸਦਬਲਿਹਾਰੈਜਾਂਉ॥ਗੁਰਮੁਖਿਸਬਦੁਸਮਾਲੀਐਸਚੇਕੇ
ਗੁਣਗਾਉ॥ਨਾਨਕਨਾਮਿਰਤੇਜਨਨਿਰਮਲੇਸਹਜੇਸਚਿਸਮਾਉ॥੨॥ਪਉੜੀ॥
ਪੂਰਾਸਤਿਗੁਰੁਸੇਵਿਪੂਰਾਪਾਇਆ॥ਪੂਰੈਕਰਮਿਧਿਆਇਪੂਰਾਸਬਦੁਮੰਨਿਵਸਾਇ
ਆ॥ਪੂਰੈਗਿਆਨਿਧਿਆਨਿਮੈਲੁਚੁਕਾਇਆ॥ਹਰਿਸਰਿਤੀਰਥਿਜਾਣਿਮਨੂਆ

ਨਾਇਆ॥ਸਬਦਿਮਰੈਮਨੁਮਾਰਿਧੰਨੁਜਣੇਦੀਮਾਇਆ॥ਦਰਿਸਚੈਸਚਿਆਰੁਸਚ
ਆਇਆ॥ਪੁਛਿਨਸਕੈਕੋਇਜਾਂਖਸਮੈਭਾਇਆ॥ਨਾਨਕਸਚੁਸਲਾਹਿਲਿਖਿਆ
ਪਾਇਆ॥੧੮॥ਸਲੋਕਮ:੧ ॥ਕਲਪਾਂਦੇਂਦੇਬਾਵਲੇਲੈਂਦੇਵਡੇਨਿਲਜ॥
ਚੂਹਾਖਡਨਮਾਵਈਤਿਕਲਿਬੰਨੈਛਜ॥ਦੇਨਿਦੁਆਈਸੇਮਰਹਿਜਿਨਕਉਦੇਨਿਸਿ
ਜਾਹਿ॥ਨਾਨਕਹੁਕਮੁਨਜਾਪਈਕਿਥੈਜਾਇਸਮਾਹਿ॥ਫਸਲਿਅਹਾੜੀਏਕੁਨਾਮੁਸ
ਵਣੀਸਚੁਨਾਉ॥ਮੈਮਹਦੂਦੁਲਿਖਾਇਆਖਸਮੈਕੈਦਰਿਜਾਇ॥ਦੁਨੀਆਕੇਦਰ
ਕੇਤੜੇਕੇਤੇਆਵਹਿਜਾਂਹਿ॥ਕੇਤੇਮੰਗਹਿਮੰਗਤੇਕੇਤੇਮੰਗਿਮੰਗਿਜਾਹਿ॥੧॥ਮ:੧
॥ਸਉਮਣੁਹਸਤੀਘਿਉਗੁੜੁਖਾਵੈਪੰਜਿਸੈਦਾਣਾਖਾਇ॥ਡਕੈਫੂਕੈਖੇਹਉਡਾਵੈਸਾ
ਹਿਗਇਐਪਛੁਤਾਇ॥ਅੰਧੀਫੂਕਿਮੁਈਦੇਵਾਨੀ॥ਖਸਮਿਮਿਟੀਫਿਰਿਭਾਨੀ॥ਅ
ਧੁਗੁਲ੍ਹਾਚਿੜੀਕਾਚੁਗਣੁਗੈਣਿਚੜੀਬਿਲਲਾਇ॥ਖਸਮੈਭਾਵੈਓਹਾਚੰਗੀ
ਜਿਕਰੇਖੁਦਾਇਖੁਦਾਇ॥ਸਕਤਾਸੀਹੁਮਾਰੇਸੈਮਿਰਿਆਸਭਪਿਛੈਪੈਖਾਇ॥ਹੋਇ
ਸਤਾਣਾਘੁਰੈਨਮਾਵੈਸਾਹਿਗਇਐਪਛੁਤਾਇ॥ਅੰਧਾਕਿਸਨੋਬੁਕਿਸੁਣਾਵੈ॥ਖਸ
ਮੈਮੂਲਿਨਭਾਵੈ॥ਅਕਸਿਉਪ੍ਰੀਤਿਕਰੇਅਕਤਿਡਾਅਕਡਾਲੀਬਹਿਖਾਇ॥ਖਸਮੈ
ਭਾਵੈਓਹੋਚੰਗਾਜਿਕਰੇਖੁਦਾਇਖੁਦਾਇ॥ਨਾਨਕਦੁਨੀਆਚਾਰਿਦਿਹਾੜੇਸੁਖਿਕੀਤੈ
ਦੁਖੁਹੋਈ॥ਗਲਾਵਾਲੇਹੈਨਿਘਣੇਰੇਛਡਿਨਸਕੈਕੋਈ॥ਮਖੀਮਿਠੈਮਰਣਾ॥ਜਿ
ਨਤੂਰਖਹਿਤਿਨਨੇੜਿਨਆਵੈਤਿਨਭਉਸਾਗਰੁਤਰਣਾ॥੨॥ਪਉੜੀ॥
ਅਗਮੁਅਗੋਚਰੁਤੂਧਣੀਸਚਾਅਲਖਅਪਾਰੁ॥ਤੂਦਾਤਾਸਭਿਮੰਗਤੇਇਕੋਦੇਵ
ਣਹਾਰੁ॥ਜਿਨੀਸੇਵਿਆਤਿਨੀਸੁਖੁਪਾਇਆਗੁਰਮਤੀਵੀਚਾਰੁ॥ਇਕਨਾਨੋਤੁਧੁ
ਏਵੈਭਾਵਦਾਮਾਇਆਨਾਲਿਪਿਆਰੁ॥ਗੁਰਕੈਸਬਦਿਸਲਾਹੀਐਅੰਤਰਿਪ੍ਰੇਮ
ਪਿਆਰੁ॥ਵਿਣੁਪ੍ਰੀਤੀਭਗਤਿਨਹੋਵਈਵਿਣੁਸਤਿਗੁਰਨਲਗੈਪਿਆਰੁ॥ਤੂਪ੍ਰ
ਭੁਸਭਿਤੁਧੁਸੇਵਦੇਇਕਢਾਢੀਕਰੇਪੁਕਾਰ॥ਦੇਹਿਦਾਨੁਸੰਤੋਖੀਆਸਚਾਨਾਮੁਮਿ
ਲੈਆਧਾਰੁ॥੧੯॥ਸਲੋਕਮ:੧ ॥ਰਾਤੀਕਾਲੁਘਟੈਦਿਨਿਕਾਲੁ॥ਛਿਜੈਕ
ਇਆਹੋਇਪਰਾਲੁ॥ਵਰਤਣਿਵਰਤਿਆਸਰਬਜੰਜਾਲੁ॥ਭੁਲਿਆਚੁਕਿਗ

ਇਆਤਪਤਾਲੁ॥ਅੰਧਾਝਖਿਝਖਿਪਇਆਝੇਰਿ॥ਪਿਛੈਰੋਵਹਿਲਿਆਵਹਿ
ਫੇਰਿ॥ਬਿਨੁਬੂਝੇਕਿਛੁਸੂਝੈਨਾਹੀ॥ਮੁਇਆਰੋਂਹਿਰੋਂਦੇਮਰਿਜਾਂਹੀ॥ਨਾਨਕਖਸਮੈ
ਏਵੈਭਾਵੈ॥ਸੇਈਮੁਏਜਿਨਚਿਤਿਨਆਵੈ॥੧॥ਮ:੧ ॥ਮੁਆਪਿਆਰੁਪ੍ਰੀਤਿਮੁਈ
ਮੁਆਵੈਰੁਵਾਦੀ॥ਵੰਨੁਗਇਆਰੂਪੁਵਿਣਸਿਆਦੁਖੀਦੇਹਰੁਲੀ॥ਕਿਥਹੁਆ
ਇਆਕਹਗਇਆਕਿਹੁਨਸੀਓਕਿਹੁਸੀ॥ਮਨਿਮੁਖਿਗਲਾਗੋਈਆਕੀਤਾਚਾਉ
ਰਲੀ॥ਨਾਨਕਸਚੇਨਾਮਬਿਨੁਸਿਰਖੁਰਪਤਿਪਾਟੀ॥੨॥ਪਉੜੀ॥ ॥ਅੰਮ੍ਰਿਤ
ਨਾਮੁਸਦਾਸੁਖਦਾਤਾਅੰਤੇਹੋਇਸਖਾਈ॥ਬਾਝੁਗੁਰੂਜਗਤੁਬਉਰਾਨਾਨਾਵੈਸਾਰਨ
ਪਾਈ॥ਸਤਿਗੁਰੁਸੇਵਹਿਸੇਪਰਵਾਣੁਜਿਨ੍ਹਜੋਤੀਜੋਤਿਮਿਲਾਈ॥ਸੋਸਾਹਿਬੁਸੋਸੇ
ਵਕੁਤੇਹਾਜਿਸੁਭਾਣਾਮੰਨਿਵਸਾਈ॥ਆਪਣੈਭਾਣੈਕਹੁਕਿਨਿਸੁਖੁਪਾਇਆਅੰ
ਧਾਅੰਧੁਕਮਾਈ॥ਬਿਖਿਆਕਦੇਹੀਰਜੈਨਾਹੀਮੂਰਖਭੁਖਨਜਾਈ॥ਦੂਜੈਸਭੁਕੋ
ਲਗਿਵਿਗੁਤਾਬਿਨੁਸਤਿਗੁਰਬੂਝਨਪਾਈ॥ਸਤਿਗੁਰੁਸੇਵੇਸੋਸੁਖੁਪਾਏਜਿਸਨੋ
ਕਿਰਪਾਕਰੇਰਜਾਈ॥੨੦॥ਸਲੋਕਮ:੧ ॥ਸਰਮੁਧਰਮੁਦੁਇਨਾਨਕਾਜੇਧ
ਨੁਪਲੈਪਾਇ॥ਸੋਧਨੁਮਿਤ੍ਰੁਨਕਾਂਢੀਐਜਿਤੁਸਿਰਿਚੋਟਾਂਖਾਇ॥ਜਿਨਕੈਪਲੈ
ਧਨੁਵਸੈਤਿਨਕਾਨਾਉਫਕੀਰ॥ਜਿਨ੍ਹਕੈਹਿਰਦੈਤੂਵਸਹਿਤੇਨਰਗੁਣੀਗਹੀਰ॥੧॥
ਮ:੧ ॥ਦੁਖੀਦੁਨੀਸਹੇੜੀਐਜਾਇਤਲਗਹਿਦੁਖ॥ਨਾਨਕਸਚੇਨਾਮਬਿਨੁਕਿਸੈਨ
ਲਥੀਭੁਖ॥ਰੂਪੀਭੁਖਨਉਤਰੈਜਾਂਦੇਖਾਂਤਾਂਭੁਖ॥ਜੇਤੇਰਸਸਰੀਰਕੇਤੇਤੇਲਗਹਿਦੁਖ
॥੨॥ਮ:੧ ॥ਅੰਧੀਕੰਮੀਅੰਧੁਮਨੁਮਨਿਅੰਧੈਤਨੁਅੰਧੁ॥ਚਿਕੜਿਲਾਇਐਕਿਆ
ਥੀਐਜਾਂਤੁਟੈਪਥਰਬੰਧੁ॥ਬੰਧੁਤੁਟਾਬੇੜੀਨਹੀਨਾਤੁਲਹਾਨਾਹਾਥ॥ਨਾਨਕਸਚੇਨਾਮ
ਵਿਣੁਕੇਤੇਡੁਬੇਸਾਥ॥੩॥ਮ:੧ ॥ਲਖਮਣਸੁਇਨਾਲਖਮਣਰੁਪਾਲਖਸਾਹਾਸਿ
ਰਿਸਾਹ॥ਲਖਲਸਕਰਲਖਵਾਜੇਨੇਜੇਲਖੀਘੋੜੀਪਾਤਿਸਾਹ॥ਜਿਥੈਸਾਇਰੁਲੰ
ਘਣਾਅਗਨਿਪਾਣੀਅਸਗਾਹ॥ਕੰਧੀਦਿਸਿਨਆਵਈਧਾਹੀਪਵੈਕਹਾਹ॥ਨਾਨ
ਕਓਥੈਜਾਣੀਅਹਿਸਾਹਕੇਈਪਾਤਿਸਾਹ॥੪॥ਪਉੜੀ॥ ॥ਇਕਨ੍ਹਾਗਲੀਂਜੰ
ਜੀਰਬੰਦਿਰਬਾਣੀਐ॥ਬਧੇਛੁਟਹਿਸਚਿਸਚੁਪਛਾਣੀਐ॥ਲਿਖਿਆਪਲੈਪਾ

ਇਓਸੋਸਚੁਜਾਣੀਐ॥ਹੁਕਮਿਹੋਇਨਿਬੇੜੁਗਇਆਜਾਣੀਐ॥ਭਉਜਲਤਾਰਣਹਾ
ਰੁਸਬਦਿਪਛਾਣੀਐ॥ਚੋਰਜਾਰਜੂਆਰਪੀੜੇਘਾਣੀਐ॥ਨਿੰਦਕਲਾਇਤਬਾਰਿਮਿ
ਲੇਹੜ੍ਹਵਾਣੀਐ॥ਗੁਰਮੁਖਿਸਚਿਸਮਾਇਸੁਦਰਗਹਜਾਣੀਐ॥੨੧॥ਸਲੋਕਮ:
੨ ॥ਨਾਉਫਕੀਰੈਪਾਤਿਸਾਹੁਮੂਰਖਪੰਡਿਤੁਨਾਉ॥ਅੰਧੇਕਾਨਾਉਪਾਰਖੂਏਵੈਕਰੇ
ਗੁਆਉ॥ਇਲਤਿਕਾਨਾਉਚਉਧਰੀਕੂੜੀਪੂਰੇਥਾਉ॥ਨਾਨਕਗੁਰਮੁਖਿਜਾਣੀਐਕਲਿ
ਕਾਏਹੁਨਿਆਉ॥੧॥ਮ:੧॥ਹਰਣਾਂਬਾਜਾਂਤੈਸਿਕਦਾਰਾਂਏਨਾਪੜ੍ਹਿਆਨਾਉ॥ਫਾਂ
ਧੀਲਗੀਜਾਤਿਫਹਾਇਨਿਅਗੈਨਾਹੀਥਾਉ॥ਸੋਪੜਿਆਸੋਪੰਡਿਤੁਬੀਨਾਜਿਨੀਕ
ਮਾਣਾਨਾਉ॥ਪਹਿਲੋਦੇਜੜ੍ਹਅੰਦਰਿਜੰਮੈਤਾਉਪਰਿਹੋਵੈਛਾਂਉ॥ਰਾਜੇਸੀਹਮੁਕਦ
ਮਕੁਤੇ॥ਜਾਇਜਗਾਇਨਿਬੈਠੇਸੁਤੇ॥ਚਾਕਰਨਹਦਾਪਾਇਨਿਘਾਉ॥ਰਤੁਪਿਤੁਕੁਤਿ
ਹੋਚਟਜਾਹੁ॥ਜਿਥੈਜੀਆਂਹੋਸੀਸਾਰ॥ਨਕੀਵਢੀਲਾਇਤਬਾਰ॥੨॥ਪਉੜੀ॥
ਆਪਿਉਪਾਏਮੇਦਨੀਆਪੇਕਰਦਾਸਾਰ॥ਭੈਬਿਨੁਭਰਮੁਨਕਟੀਐਨਾਮਿਨਲਗੈਪਿ
ਆਰੁ॥ਸਤਿਗੁਰਤੇਭਉਊਪਜੈਪਾਈਐਮੋਖਦੁਆਰ॥ਭੈਤੇਸਹਜੁਪਾਈਐਮਿ
ਲਿਜੋਤੀਜੋਤਿਅਪਾਰ॥ਭੈਤੇਭੈਜਲੁਲੰਘੀਐਗੁਰਮਤੀਵੀਚਾਰੁ॥ਭੈਤੇਨਿਰਭਉ
ਪਾਈਐਜਿਸਦਾਅੰਤੁਨਪਾਰਾਵਾਰੁ॥ਮਨਮੁਖਭੈਕੀਸਾਰਨਜਾਣਨੀਤ੍ਰਿਸਨਾਜਲ
ਤੇਕਰਹਿਪੁਕਾਰ॥ਨਾਨਕਨਾਵੈਹੀਤੇਸੁਖੁਪਾਇਆਗੁਰਮਤੀਉਰਿਧਾਰ॥੨੨॥
ਸਲੋਕਮ:੧॥ਗੁਰੂਪੈਕਾਮੈਦੇਸਤੀਭੁਖੈਸਾਦੈਗੰਢੁ॥ਲਬੈਮਾਲੈਘੁਲਿਮਿ
ਲਿਮਿਚਲਿਊਂਘੈਸਉੜਿਪਲੰਘੁ॥ਭਉਕੈਕੋਪੁਖੁਆਰੁਹੋਇਫਕੜੁਪਿਟੇਅੰ
ਧੁ॥ਚੁਪੈਚੰਗਾਨਾਨਕਾਵਿਣੁਨਾਵੈਮੁਹਿਗੰਧੁ॥੧॥ਮ:੧॥ਰਾਜੁਮਾਲੁਰੂਪੁਜਾਤਿ
ਜੋਬਨੁਪੰਜੇਠਗ॥ਏਨੀਠਗੀਜਗੁਠਗਿਆਕਿਨੈਨਰਖੀਲਜ॥ਏਨਾਠਗਨਿਠ
ਸੇਜਿਗੁਰਕੀਪੈਰੀਪਾਹਿ॥ਨਾਨਕਕਰਮਾਬਾਹਰੇਹੋਰਿਕੇਤੇਮੁਠੇਜਾਹਿ॥੨॥ਪਉੜੀ
॥ਪੜ੍ਹਿਆਲੇਖੈਦਾਰੁਲੇਖਾਮੰਗੀਐ॥ਵਿਣੁਨਾਵੈਕੂੜਿਆਰੁਅਉਖਾਤੰਗੀਐ
॥ਅਉਘਟਰੁਧੇਰਾਹਗਲੀਆਂਰੋਕੀਆਂ॥ਸਚਾਵੇਪਰਵਾਹੁਸਬਦਿਸੰਤੋਖੀਆਂ॥
ਗਹਿਰਗਭੀਰਅਥਾਹੁਹਾਥਨਲਭਈ॥ਮੁਹੇਮੁਹਿਚੋਟਾਖਾਹੁਵਿਣੁਗੁਰਕੋਇਨਛੁ

ਟਸੀ॥ਪਤਿਸੇਤੀਘਰਿਜਾਹੁਨਾਮੁਵਖਾਣੀਐ॥ਹੁਕਮੀਸਾਹਗਿਰਾਹਦੇਂਦਾਜਾਣੀਐ ੬੬੫
॥੨੩॥ਸਲੋਕਮ:੧॥ ॥ਪਉਣੈਪਾਣੀਅਗਨੀਜੀਉ॥ਤਿਨਕਿਆਖੁਸੀਆ
ਕਿਆਪੀੜ॥ਧਰਤੀਪਾਤਾਲੀਆਕਾਸੀਇਕਿਦਰਿਰਹਨਿਵਜੀਰ॥ਇਕਿਨਾਵ
ਡੀਆਰਜਾਇਕਿਮਰਿਹੋਹਿਜਹੀਰ॥ਇਕਿਦੇਖਾਹਿਨਿਖੁਟੈਨਾਹੀਇਕਿਸਦਾਫਿ
ਰਹਿਫਕੀਰ॥ਹੁਕਮੀਸਾਜੇਹੁਕਮੀਢਾਹੇਏਕਚਸੇਮਹਿਲਖ॥ਸਭੁਕੋਨਥੈਨਥਿਆ
ਬਖਸੇਤੋੜੇਨਥ॥ਵਰਨਾਚਿਹਨਾਬਾਹਰਾਲੇਖੇਬਾਝੁਅਲਖੁ॥ਕਿਉਕਥੀਐਕਿ
ਉਆਖੀਐਜਾਪੈਸਚੋਸਚੁ॥ਕਰਣਾਕਥਨਾਕਾਰਸਭਨਾਨਕਆਪਿਅਕਥੁ॥ਅ
ਕਥਕੀਕਥਾਸੁਣੇਇ॥ਰਿਧਿਬੁਧਿਸਿਧਿਗਿਆਨੁਸਦਾਸੁਖੁਹੋਇ॥੧॥ਮ:੧॥
ਅਜਰੁਜਰੈਤਨਉਕੁਲਬੰਧੁ॥ਪੂਜੈਪ੍ਰਾਣਹੋਵੈਥਿਰੁਕੰਧੁ॥ਕਹਾਂਤੇਆਇਆ
ਕਹਾਂਏਹੁਜਾਣੁ॥ਜੀਵਤਮਰਤਰਹੈਪਰਵਾਣੁ॥ਹੁਕਮੈਬੂਝੈਤਤੁਪਛਾਣੈ॥ਇਹੁਪ
ਰਸਾਦੁਗੁਰੂਤੇਜਾਣੈ॥ਹੋਦਾਫੜੀਅਗੁ॥ਨਾਨਕਜਾਣੁ॥ਨਾਹਉਨਾਮੈਜੂਨੀਪਾਣੁ॥੨॥
ਪਉੜੀ॥ ॥ਪੜ੍ਹੀਐਨਾਮੁਸਾਲਾਹਹੋਰਿਬੁਧੀਮਿਥਿਆ॥ਬਿਨੁਸਚੇਵਾਪਾਰਜ
ਨਮੁਬਿਰਥਿਆ॥ਅੰਤੁਨਪਾਰਾਵਾਰੁਨਕਿਨਹੀਪਾਇਆ॥ਸਭੁਜਗੁਗਰਬਿਗੁਬਾ
ਰੁਤਿਨਸਚੁਨਭਾਇਆ॥ਚਲੇਨਾਮੁਵਿਸਾਰਿਤਾਵਣਿਤਤਿਆ॥ਬਲਦੀਅੰਦ
ਰਿਤੇਲੁਦੁਬਿਧਾਘਤਿਆ॥ਆਇਆਉਠੀਖੇਲੁਫਿਰੈਉਤਵਤਿਆ॥ਨਾਨਕਸ
ਚੈਮੇਲੁਸਚੈਰਤਿਆ॥੨੪॥ਸਲੋਕਮ:੧॥ ॥ਪਹਿਲਾਂਮਾਸਹੁਨਿੰਮਿਆਮਾ
ਸੈਅੰਦਰਿਵਾਸੁ॥ਜੀਉਪਾਇਮਾਸੁਮੁਹਿਮਿਲਿਆਹਡੁਚੰਮੁਤਨੁਮਾਸੁ॥ਮਾਸਹੁ
ਬਾਹਰਿਕਢਿਆਮੰਮਾਮਾਸੁਗਿਰਾਸੁ॥ਮੁਹੁਮਾਸੈਕਾਜੀਭਮਾਸੈਕੀਮਾਸੈਅੰਦਰਿ
ਸਾਸੁ॥ਵਡਾਹੋਆਵੀਆਹਿਆਘਰਿਲੈਆਇਆਮਾਸੁ॥ਮਾਸਹੁਹੀਮਾਸੁਊ
ਪਜੈਮਾਸਹੁਸਭੋਸਾਕੁ॥ਸਤਿਗੁਰਿਮਿਲਿਐਹੁਕਮੁਬੁਝੀਐਤਾਕੋਆਵੈਰਾਸਿ॥
ਆਪਿਛੁਟੇਨਹਛੂਟੀਐਨਾਨਕਬਚਨਿਬਿਣਾਸੁ॥੧॥ਮ:੧॥ਮਾਸੁਮਾਸੁਕਰਿ
ਮੂਰਖੁਝਗੜੇਗਿਆਨੁਧਿਆਨੁਨਹੀਜਾਣੈ॥ਕਉਣੁਮਾਸੁਕਉਣੁਸਾਗੁਕਹਾਵੈ
ਕਿਸੁਮਹਿਪਾਪਸਮਾਣੇ॥ਗੈਂਡਾਮਾਰਿਹੋਮਜਗਕੀਏਦੇਵਤਿਆਂਕੀਬਾਣੇ॥ਮਾਸੁ

ਛੋਡਿਬੈਸਿਨਕੁਪਕੜਹਿਰਾਤੀਮਾਣਸਖਾਣੇ॥ਫੜੁਕਰਿਲੋਕਾਂਨੋਦਿਖਲਾਵਹਿਗਿ
ਆਨੁਧਿਆਨੁਨਹੀਸੂਝੈ॥ਨਾਨਕਅੰਧੇਸਿਉਕਿਆਕਹੀਐਕਹੈਨਕਹਿਆਬੂਝੈ॥ਅੰ
ਧਾਸੋਇਜਿਅੰਧੁਕਮਾਵੈਤਿਸੁਰਿਦੈਸਿਲੋਚਨਨਾਹੀ॥ਮਾਤਪਿਤਾਕੀਰਕਤੁਨਿਪੰਨੇਮ
ਛੀਮਾਸੁਨਖਾਂਹੀ॥ਇਸਤ੍ਰੀਪੁਰਖੈਜਾਂਨਿਸਿਮੇਲਾਓਥੈਮੰਧੁਕਮਾਹੀ॥ਮਾਸਹੁਨਿੰਮੇਮਾ
ਸਹੁਜੰਮੇਹਮਮਾਸੈਕੇਭਾਂਡੇ॥ਗਿਆਨੁਧਿਆਨੁਕਛੁਸੂਝੈਨਾਹੀਚਤੁਰੁਕਹਾਵੈਪਾਂਡੇ॥ਬਾ
ਹਰਕਾਮਾਸੁਮੰਦਾਸੁਆਮੀਘਰਕਾਮਾਸੁਚੰਗੇਰਾ॥ਜੀਅਜੰਤਸਭਿਮਾਸਹੁਹੋਏਜੀਇ
ਲਇਆਵਾਸੇਰਾ॥ਅਭਖੁਭਖਹਿਭਖੁਤਜਿਛੋਡਹਿਅੰਧੁਗੁਰੂਜਿਨਕੇਰਾ॥ਮਾਸਹੁ
ਨਿੰਮੇਮਾਸਹੁਜੰਮੇਹਮਮਾਸੈਕੇਭਾਂਡੇ॥ਗਿਆਨੁਧਿਆਨੁਕਛੁਸੂਝੈਨਾਹੀਚਤੁਰੁਕਹਾਵੈ
ਪਾਂਡੇ॥ਮਾਸੁਪੁਰਾਣੀਮਾਸੁਕਤੇਬੀਚਹੁਜੁਗਿਮਾਸੁਕਮਾਣਾ॥ਜਜਿਕਾਜਿਵੀਆਹਿ
ਸੁਹਾਵੈਓਥੈਮਾਸੁਸਮਾਣਾ॥ਇਸਤ੍ਰੀਪੁਰਖਨਿਪਜਹਿਮਾਸਹੁਪਾਤਿਸਾਹਸੁਲਤਾਨਾ॥
ਜੇਓਇਦਿਸਹਿਨਰਕਿਜਾਂਦੇਤਾਂਉਨਕਾਦਾਨੁਨਲੈਣਾ॥ਦੇਂਦਾਨਰਕਿਸੁਰਗਿਲੈਦੇਦੇ
ਖਹੁਏਹੁਧਿਙਾਣਾ॥ਆਪਿਨਬੂਝੈਲੋਕਬੁਝਾਏਪਾਂਡੇਖਰਾਸਿਆਣਾ॥ਪਾਂਡੇਤੂਜਾਣੈ
ਹੀਨਾਹੀਕਿਥਹੁਮਾਸੁਉਪੰਨਾ॥ਤੋਇਅਹੁਅੰਨੁਕਮਾਦੁਕਪਾਹਾਂਤੋਇਅਹੁਤ੍ਰਿਭਵਣੁ
ਗੰਨਾ॥ਤੋਆਆਖੈਹਉਬਹੁਬਿਧਿਹਛਾਤੋਐਬਹੁਤੁਬਿਕਾਰਾ॥ਏਤੇਰਸਛੋਡਿਹੋਵੈ
ਸੰਨਿਆਸੀਨਾਨਕੁਕਹੈਵਿਚਾਰਾ॥੨॥ਪਉੜੀ॥ ॥ਹਉਕਿਆਆਖਾਇਕ
ਜੀਭਤੇਰਾਅੰਤੁਨਕਿਨਹੀਪਾਇਆ॥ਸਚਾਸਬਦੁਵੀਚਾਰਿਸੇਤੁਝਹੀਮਾਹਿਸਮਾਇ
ਆ॥ਇਕਿਭਗਵਾਵੇਸੁਕਰਿਭਰਮਦੇਵਿਣੁਸਤਿਗੁਰਕਿਨੈਨਪਾਇਆ॥ਦੇਸਦਿਸੰ
ਤਰਿਭਵਿਥਕੇਤੁਧੁਅੰਦਰਿਆਪੁਲੁਕਾਇਆ॥ਗੁਰਕਾਸਬਦੁਰਤੰਨੁਹੈਕਰਿਚਾਨ
ਣੁਆਪਿਦਿਖਾਇਆ॥ਆਪਣਾਆਪੁਪਛਾਣਿਆਗੁਰਮਤੀਸਚਿਸਮਾਇਆ॥
ਆਵਾਗਉਣੁਬਜਾਰੀਆਬਾਜਾਰੁਜਿਨੀਰਚਾਇਆ॥ਇਕੁਥਿਰੁਸਚਾਸਾਲਾਹਣਾ
ਜਿਨਮਨਿਸਚਾਭਾਇਆ॥੨੫॥ਸਲੋਕਮਃ੧ ॥ਨਾਨਕਮਾਇਆਕਰਮ
ਬਿਰਖੁਫਲਅੰਮ੍ਰਿਤਫਲਵਿਸੁ॥ਸਭਕਾਰਣਕਰਤਾਕਰੇਜਿਸੁਖਵਾਲੇਤਿਸੁ॥੧॥
ਮਃ੨ ॥ਨਾਨਕਦੁਨੀਆਕੀਆਂਵਡਿਆਈਆਂਅਗੀਸੇਤੀਜਾਲਿ॥ਏਨੀਜਲੀਈਂ

ਨਾਮੁਵਿਸਾਰਿਆਇਕਨਚਲੀਆਨਾਲਿ॥੨॥ਪਉੜੀ॥ ॥ਸਿਰਿਸਿਰਿਹੋ ੬੯੬
ਇਨਿਬੇੜੁਹੁਕਮਿਚਲਾਇਆ॥ਤੇਰੈਹਥਿਨਿਬੇੜੁਤੂਹੈਮਨਿਭਾਇਆ॥ਕਾਲੁਚਲਾ
ਏਬੰਨਿਕੋਇਨਰਖਸੀ॥ਜਰੁਜਰਵਾਣਾਕੰਨਿਚੜਿਆਨਚਸੀ॥ਸਤਿਗੁਰੁਬੋਹਿਥੁ
ਬੇੜੁਸਚਾਰਖਸੀ॥ਅਗਨਿਭਖੈਭੜਹਾੜੁਅਨਦਿਨੁਭਖਸੀ॥ਫਾਥਾਚੁਗੈਚੋਗਹੁ
ਕਮੀਛੁਟਸੀ॥ਕਰਤਾਕਰੇਸੁਹੋਗੁਕੂੜੁਨਿਖੁਟਸੀ॥੨੬॥ਸਲੋਕਮਃ੧ ॥
ਘਰਿਮਹਿਘਰੁਦੇਖਾਇਦੇਇਸੋਸਤਿਗੁਰੁਪੁਰਖੁਸੁਜਾਣੁ॥ਪੰਚਸਬਦਧੁਨਿਕਾਰ
ਧੁਨਿਤਹਬਾਜੈਸਬਦੁਨੀਸਾਣੁ॥ਦੀਪਲੋਅਪਾਤਾਲਤਹਖੰਡਮੰਡਲਹੈਰਾਨੁ॥
ਤਾਰਘੋਰਬਾਜਿੰਤ੍ਰਤਹਸਾਚਿਤਖਤਿਸੁਲਤਾਨੁ॥ਸੁਖਮਨਕੈਘਰਿਰਾਗੁਸੁਨਿਸੁੰ
ਨਿਮੰਡਲਿਲਿਵਲਾਇ॥ਅਕਥਕਥਾਬੀਚਾਰੀਐਮਨਸਾਮਨਹਿਸਮਾਇ॥
ਉਲਟਿਕਮਲੁਅੰਮ੍ਰਿਤਿਭਰਿਆਇਹੁਮਨੁਕਤਹੁਨਜਾਇ॥ਅਜਪਾਜਾਪੁਨਵੀ
ਸਰੈਆਦਿਜੁਗਾਦਿਸਮਾਇ॥ਸਭਿਸਖੀਆਪੰਚੇਮਿਲੇਗੁਰਮੁਖਿਨਿਜਘਰਿ
ਵਾਸੁ॥ਸਬਦੁਖੋਜਿਇਹੁਘਰੁਲਹੈਨਾਨਕੁਤਾਕਾਦਾਸੁ॥੧॥ਮਃ੧ ॥ਚਿਲਿਮਿ
ਲਿਬਿਸੀਆਰਦੁਨੀਆਫਾਨੀ॥ਕਾਲੂਬਿਅਕਲਮਨਗੋਰਨਮਾਨੀ॥ਮਨਕਮੀਨ
ਕਮਤਰੀਨਤੂਦਰੀਆਉਖੁਦਾਇਆ॥ਏਕੁਚੀਜੁਮੁਝੈਦੇਹਿਅਵਰਜਹਰਚੀਜਨਭਾ
ਇਆ॥ਪੁਰਾਬਖਾਮਕੂਜੈਹਿਕਮਤਿਖੁਦਾਇਆ॥ਮਨਤੁਆਨਾਤੂਕੁਦਰਤੀਆਇ
ਆ॥ਸਗਨਾਨਕਦੀਬਾਨਮਸਤਾਨਾਨਿਤਚੜੈਸਵਾਇਆ॥ਆਤਸਦੁਨੀਆਖੁਨ
ਕਨਾਮੁਖੁਦਾਇਆ॥੨॥ਪਉੜੀਨਵੀਮਃ੫ ॥ਸਭੋਵਰਤੈਚਲਤੁਚਲਤੁਵ
ਖਾਣਿਆ॥ਪਾਰਬ੍ਰਹਮੁਪਰਮੇਸਰੁਗੁਰਮੁਖਿਜਾਣਿਆ॥ਲਥੇਸਭਿਵਿਕਾਰਸ
ਬਦਿਨੀਸਾਣਿਆ॥ਸਾਧੂਸੰਗਿਉਧਾਰੁਭਏਨਿਕਾਣਿਆ॥ਸਿਮਰਿਸਿਮਰਿਦਾਤਾ
ਰੁਸਭਿਰੰਗਮਾਣਿਆ॥ਪਰਗਟੁਭਇਆਸੰਸਾਰਿਮਿਹਰਛਾਵਾਣਿਆ॥ਆਪੇ
ਬਖਸਿਮਿਲਾਏਸਦਕੁਰਬਾਣਿਆ॥ਨਾਨਕਲਏਮਿਲਾਇਖਸਮੈਭਾਣਿਆ॥
੨੭॥ਸਲੋਕਮਃ੧ ॥ਧੰਨੁਸੁਕਾਗਦੁਕਲਮਧੰਨੁਧਨੁਭਾਂਡਾਧਨੁਮਸੁ॥ਧਨੁਲੇ
ਖਾਰੀਨਾਨਕਾਜਿਨਿਨਾਮੁਲਿਖਾਇਆਸਚੁ॥੧॥ਮਃ੧ ॥ਆਪੇਪਟੀਕਲਮਆ

ਪਿਊਪਾਰਿਲੇਖੁਭਿਤੁੰਮਾ॥ਏਕੋਕਹੀਐਨਾਨਕਾਦੂਜਾਕਾਹੇਕੂ॥੨॥ਪਉੜੀ॥ ਸੁਧੁ
ਆਪੇਆਪਿਵਰਤਦਾਆਪਿਬਣਤਬਣਾਈ॥ਤੁਧੁਬਿਨੁਦੂਜਾਕੋਨਹੀਤੂਰਹਿਆਸ
ਮਾਈ॥ਤੇਰੀਗਤਿਮਿਤਿਤੂਹੈਜਾਣਦਾਤੁਧੁਕੀਮਤਿਪਾਈ॥ਤੂਅਲਖਅਗੋਚਰੁਅ
ਗਮੁਹੈਗੁਰਮਤਿਦਿਖਾਈ॥ਅੰਤਰਿਅਗਿਆਨੁਦੁਖੁਭਰਮੁਹੈਗੁਰਗਿਆਨਿਗਵਾ
ਈ॥ਜਿਸੁਕ੍ਰਿਪਾਕਰਹਿਤਿਸੁਮੇਲਿਲੈਹਿਸੋਨਾਮੁਧਿਆਈ॥ਤੂਕਰਤਾਪੁਰਖੁਅਗੰ
ਮੁਹੈਰਵਿਆਸਭਠਾਈ॥ਜਿਤੁਤੂਲਾਇਹਿਸਚਿਆਤਿਤੁਕੋਲਗੈਨਾਨਕਗੁਣਗਾ
ਈ॥੨੮॥੧॥ ਸੁਧੁ

ਰਾਗੁਮਲਾਰਬਾਣੀਭਗਤਨਾਮਦੇਵਜੀਉਕੀ॥ ੧ਓ ਸਤਿਗੁਰਪ੍ਰਸਾਦਿ॥
ਸੇਵੀਲੇਗੋਪਾਲਰਾਇਅਕੁਲਨਿਰੰਜਨ॥ਭਗਤਿਦਾਨੁਦੀਜੈਜਾਚਹਿਸੰਤਜਨ॥
੧॥ਰਹਾਉ॥ਜਾਂਚੈਘਰਿਦਿਗਦਿਸੈਸਰਾਇਚਾਬੈਕੁੰਠਭਵਨਚਿਤ੍ਰਸਾਲਾਸਪਤਲੋ
ਕਸਾਮਾਨਿਪੂਰੀਅਲੇ॥ਜਾਂਚੈਘਰਿਲਛਿਮੀਕੁਆਰੀਚੰਦੁਸੂਰਜੁਦੀਵੜੇਕਉਤਕੁ
ਕਾਲੁਬਪੁੜਾਕੋਟਵਾਲੁਸੁਕਰਾਸਿਰੀ॥ਸੁਐਸਾਰਾਜਾਸ੍ਰੀਨਰਹਰੀ॥੧॥ਜਾਂਚੈਘ
ਰਿਕੁਲਾਲੁਬ੍ਰਹਮਾਚਤੁਰਮੁਖੁਡਾਂਵੜਾ॥ਜਿਨਿਬਿਸ੍ਵਸੰਸਾਰੁਰਾਚੀਲੇ॥ਜਾਂਕੈਘਰਿ
ਈਸਰੁਬਾਵਲਾਜਗਤਗੁਰੂਤਤਸਾਰਖਾਗਿਆਨੁਭਾਖੀਲੇ॥ਪਾਪੁਪੁੰਨੁਜਾਂਚੈਡਾਂਗੀ
ਆਦੁਆਰੈਚਿਤ੍ਰਗੁਪਤੁਲੇਖੀਆ॥ਧਰਮਰਾਇਪਰੁਲੀਪ੍ਰਤਿਹਾਰੁ॥ਸੋੁਐਸਾਰ
ਾਜਾਸ੍ਰੀਗੋਪਾਲੁ॥੨॥ਜਾਂਚੈਘਰਿਗਣਗੰਧਰਬਰਿਖੀਬਪੁੜੇਢਾਢੀਆਗਾਵੰਤਾਆ
ਛੈ॥ਸਰਬਸਾਸਤ੍ਰਬਹੁਰੂਪੀਆਅਨਗਰੂਆਆਖਾੜਾਮੰਡਲੀਕਬੋਲਿਬੋਲਹਿਕਾ
ਛੈ॥ਚਉਰਢੂਲਜਾਂਚੈਹੈਪਵਣੁ॥ਚੇਰੀਸਕਤਿਜੀਤਿਲੇਭਵਣੁ॥ਅੰਡਟੂਕਜਾਚੈ
ਭਸਮਤੀ॥ਸੋੁਐਸਾਰਾਜਾਤ੍ਰਿਭਵਣਪਤੀ॥੩॥ਜਾਚੈਘਰਿਕੂਰਮਾਪਾਲੁਸਹਸ੍ਰਫ
ਨੀਬਾਸਕੁਸੇਜਵਾਲੂਆ॥ਅਠਾਰਹਭਾਰਬਨਾਸਪਤੀਮਾਲਣੀਛਿਨਵੈਕਰੋੜੀਮੇ
ਘਮਾਲਾਪਾਣੀਹਾਰੀਆ॥ਨਖਪ੍ਰਸੇਵਜਾਚੈਸੁਰਸਰੀ॥ਸਪਤਸਮੁੰਦਜਾਂਚੈਘੜ
ਥਲੀ॥ਏਤੇਜੀਅਜਾਂਚੈਵਰਤਣੀ॥ਸੋੁਐਸਾਰਾਜਾਤ੍ਰਿਭਵਣਧਣੀ॥੪॥ਜਾਂਚੈਘ

ਰਿਨਿਕਟਵਰਤੀਅਰਜਨੁਧ੍ਰੂਪ੍ਰਹਲਾਦੁਅੰਬਰੀਕੁਨਾਰਦੁਨੇਜੈਸਿਧਬੁਧਗਣਗੰਧਰ
ਬਬਾਨਵੈਹੇਲਾ॥ਏਤੇਜੀਅਜਾਂਚੈਹਹਿਘਰੀ॥ਸਰਬਬਿਆਪਕਅੰਤਰਹਰੀ॥ ੬੬੧
ਪ੍ਰਣਵੈਨਾਮਦੇਉਤਾਂਚੀਆਣਿ॥ਸਗਲਭਗਤਜਾਚੈਨੀਸਾਣਿ॥੫॥੧॥ਮਲਾਰ॥
॥ਮੋਕਉਤੂੰਨਬਿਸਾਰਿਤੂਨਬਿਸਾਰਿ॥ਤੂਨਬਿਸਾਰੇਰਾਮਈਆ॥੧॥ਰਹਾਉ॥
ਆਲਾਵੰਤੀਇਹੁਭ੍ਰਮੁਜੋਹੈਮੁਝਊਪਰਿਸਭਕੋਪਿਲਾ॥ਸੂਦੁਸੂਦੁਕਰਿਮਾਰਿਉਠਾ
ਇਓਕਹਾਕਰਉਬਾਪਬੀਠੁਲਾ॥੧॥ਮੂਏਹੂਏਜਉਮੁਕਤਿਦੇਹੁਗੇਮੁਕਤਿਨਜਾਨੈਕੋ
ਇਲਾ॥ਏਪੰਡੀਆਮੋਕਉਢੇਢਕਹਤਤੇਰੀਪੈਜਪਿਛੰਉਡੀਹੋਇਲਾ॥੨॥ਤੂਜੁਦ
ਇਆਲੁਕ੍ਰਿਪਾਲੁਕਹੀਅਤੁਹੈਅਤਿਭੁਜਭਇਓਅਪਾਰਲਾ॥ਫੇਰਿਦੀਆਦੇਹੁਰਾ
ਨਾਮੇਕਉਪੰਡੀਅਨਕਉਪਿਛਵਾਰਲਾ॥੩॥੨॥

ਮਲਾਰਬਾਣੀਭਗਤਰਵਿਦਾਸਜੀਕੀ॥ ੧ਓ ਸਤਿਗੁਰਪ੍ਰਸਾਦਿ॥
ਨਾਗਰਜਨਾਂਮੇਰੀਜਾਤਿਬਿਖਿਆਤਚੰਮਾਰੰ॥ਰਿਦੈਰਾਮਗੋਬਿੰਦਗੁਨਸਾਰੰ॥੧॥ਰਹ
ਉ॥ਸੁਰਸੁਰੀਸਲਲਕ੍ਰਿਤਬਾਰੁਨੀਰੇਸੰਤਜਨਕਰਤਨਹੀਪਾਨੰ॥ਸੁਰਾਅਪਵਿਤ੍ਰਨਤ
ਅਵਰਜਲਰੇਸੁਰਸਰੀਮਿਲਤਨਹਿਹੋਇਆਨੰ॥੧॥ਤਰਤਾਰਿਅਪਵਿਤ੍ਰਕਰਿਮ
ਨੀਐਰੇਜੈਸੇਕਾਗਰਾਕਰਤਬੀਚਾਰੰ॥ਭਗਤਿਭਾਗਉਤੁਲਿਖੀਐਤਿਹਊਪਰੇਪੂਜੀ
ਐਕਰਿਨਮਸਕਾਰੰ॥੨॥ਮੇਰੀਜਾਤਿਕੁਟਬਾਂਢਲਾਢੋਰਢੋਵੰਤਾਨਿਤਹਿਬਾਨਾਰਸੀ
ਆਸਪਾਸਾ॥ਅਬਬਿਪ੍ਰਪਰਧਾਨਤਿਹਿਕਰਹਿਡੰਡਉਤਿਤੇਰੇਨਾਮਸਰਣਾਇਰ
ਵਿਦਾਸੁਦਾਸਾ॥੩॥੧॥ਮਲਾਰ॥ ॥ਹਰਿਜਪਤਤੇਊਜਨਾਪਦਮਕਵਲਾਸ
ਪਤਿਤਾਸਸਮਤੁਲਿਨਹੀਆਨਕੋਊ॥ਏਕਹੀਏਕਅਨੇਕਹੋਇਬਿਸਥਰਿਓਆਨ
ਰੇਆਨਭਰਿਪੂਰਿਸੋਊ॥ਰਹਾਉ॥ਜਾਕੈਭਾਗਵਤੁਲੇਖੀਐਅਵਰੁਨਹੀਪੇਖੀਐ
ਤਾਸਕੀਜਾਤਿਆਛੋਪਛੀਪਾ॥ਬਿਆਸਮਹਿਲੇਖੀਐਸਨਕਮਹਿਪੇਖੀਐਨਾਮ
ਕੀਨਾਮਨਾਸਪਤਦੀਪਾ॥੧॥ਜਾਕੈਈਦਿਬਕਰੀਦਿਕੁਲਗਊਰੇਬਧੁਕਰਹਿਮਾਨੀਅ
ਹਿਸੇਖਸਹੀਦਪੀਰਾ॥ਜਾਕੈਬਾਪਵੈਸੀਕਰੀਪੂਤਐਸੀਸਰੀਤਿਹੂਰੇਲੋਕਪਰਸਿਧ
ਕਬੀਰਾ॥੨॥ਜਾਕੇਕੁਟੰਬਕੇਢੇਢਸਭਢੋਰਢੋਵੰਤਫਿਰਹਿਅਜਹੁਬੰਨਾਰਸੀਆਸ

ਪਾਸਾ॥ਆਚਾਰਸਹਿਤਬਿਪ੍ਰਕਰਹਿਡੰਡਉਤਿਤਿਨਤਨੈਰਵਿਦਾਸਦਾਸਾਨਦਾਸਾ॥
੩॥੨॥

ਮਲਾਰ॥ ੧ੴ ਸਤਿਗੁਰਪ੍ਰਸਾਦਿ॥

ਮਿਲਤਪਿਆਰੋਪ੍ਰਾਨਨਾਥੁਕਵਨਭਗਤਿਤੇ॥ਸਾਧਸੰਗਤਿਪਾਈਪਰਮਗਤੇ॥ਰਹਾ
ਉ॥ਮੈਲੇਕਪਰੇਕਹਾਲਉਧੋਵਉ॥ਆਵੈਗੀਨੀਦਕਹਾਲਗੁਸੋਵਉ॥੧॥
ਜੋਈਜੋਈਜੋਰਿਓਸੋਈਸੋਈਫਾਟਿਓ॥ਝੂਠੈਬਨਜਿਉਠਿਹੀਗਈਹਾਟਿਓ॥
੨॥ਕਹੁਰਵਿਦਾਸਭਇਓਜਬਲੇਖੋ॥ਜੋਈਜੋਈਕੀਨੋਸੋਈਸੋਈਦੇਖਿਓ॥
੩॥੩॥

ਰਾਗੁਕਾਨੜਾਚਉਪਦੇਮਹਲਾ੪ ਘਰੁ੧ ੧ੴਸਤਿਨਾਮੁਕਰਤਾਪੁਰਖੁਨਿਰਭਉਨਿਰਵੈਰੁ ੬੯੮
ਅਕਾਲਮੂਰਤਿਅਜੂਨੀਸੈਭੰਗੁਰਪ੍ਰਸਾਦਿ॥
ਮੇਰਾਮਨੁਸਾਧਜਨਾਂਮਿਲਿਹਰਿਆ॥ਹਉਬਲਿਬਲਿਬਲਿਬਲਿਸਾਧਜਨਾਂ
ਕਉਮਿਲਿਸੰਗਤਿਪਾਰਿਉਤਰਿਆ॥੧॥ਰਹਾਉ॥ਹਰਿਹਰਿਕ੍ਰਿਪਾਕਰਹੁਪ੍ਰਭਅ
ਪਨੀਹਮਸਾਧਜਨਾਂਪਗਪਰਿਆ॥ਧਨੁਧਨੁਸਾਧਜਿਨਹਰਿਪ੍ਰਭੁਜਾਨਿਆਮਿਲਿ
ਸਾਧੂਪਤਿਤਉਧਰਿਆ॥੧॥ਮਨੂਆਚਲੈਚਲੈਬਹੁਬਹੁਬਿਧਿਮਿਲਿਸਾਧੂਵ
ਸਗਤਿਕਰਿਆ॥ਜਿਉਜਲਤੰਤੁਪਸਾਰਿਓਬਧਕਿਗ੍ਰਸਿਮੀਨਾਵਸਗਤਿਖ
ਰਿਆ॥੨॥ਹਰਿਕੇਸੰਤਸੰਤਭਲਨੀਕੇਮਿਲਿਸੰਤਜਨਾਮਲੁਲਹੀਆ॥ਹਉਮੈ
ਦੁਰਤੁਗਇਆਸਭੁਨੀਕਰਿਜਿਉਸਾਬੁਨਿਕਾਪਰੁਕਰਿਆ॥੩॥ਮਸਤਕਿਲਿ
ਲਾਟਿਲਿਖਿਆਧੁਰਿਠਾਕੁਰਿਗੁਰਸਤਿਗੁਰਚਰਨਉਰਧਰਿਆ॥ਸਭੁਦਾਲਦ
ਦੂਖਭੰਜਪ੍ਰਭੁਪਾਇਆਜਨਨਾਨਕਨਾਮਿਉਧਰਿਆ॥੪॥੧॥ਕਾਨੜਾਮਹਲਾ੪
॥ਮੇਰਾਮਨੁਸੰਤਜਨਾਪਗਰੇਨਾ॥ਹਰਿਹਰਿਕਥਾਸੁਨੀਮਿਲਿਸੰਗਤਿਮਨੁਕੋ
ਰਾਹਰਿਰੰਗਿਭੇਨਾ॥੧॥ਰਹਾਉ॥ਹਮਅਚਿਤਅਚੇਤਨਜਾਨਹਗਤਿਮਿਤਿਗੁ
ਰਿਕੀਏਸੁਚਿਤਚਿਤੇਨਾ॥ਪ੍ਰਭਿਦੀਨਦਇਆਲਿਕੀਓਅੰਗੀਕ੍ਰਿਤੁਮਨਿਹਰਿਹ
ਰਿਨਾਮੁਜਪੇਨਾ॥੧॥ਹਰਿਕੇਸੰਤਮਿਲਹਿਮਨਪ੍ਰੀਤਮਕਟਿਦੇਵਉਹੀਅਰਾਤੇਨਾ
ਹਰਿਕੇਸੰਤਮਿਲੇਹਰਿਮਿਲਿਆਹਮਕੀਏਪਤਿਤਪਵੇਨਾ॥੨॥ਹਰਿਕੇਜਨਊਤ
ਮਜਗਿਕਹੀਅਹਿਜਿਨਮਿਲਿਆਪਾਥਰਸੇਨਾ॥ਜਨਕੀਮਹਿਮਾਬਰਨਿਨਸਾ
ਕਉਓਇਊਤਮਹਰਿਹਰਿਕੇਨਾ॥੩॥ਤੁਮ੍ਹਹਰਿਸਾਹਵਡੇਪ੍ਰਭਸੁਆਮੀਹਮਵਣ
ਜਾਰੇਰਾਸਿਦੇਨਾ॥ਜਨਨਾਨਕਕਉਦਇਆਪ੍ਰਭਧਾਰਹੁਲਦਿਵਾਖਹੁਹਰਿਹਰਿ
ਲੇਨਾ॥੪॥੨॥ਕਾਨੜਾਮਹਲਾ੪ ॥ਜਪਿਮਨਰਾਮਨਾਮਪਰਗਾਸ॥ਹ
ਰਿਕੇਸੰਤਮਿਲਿਪ੍ਰੀਤਿਲਗਾਨੀਵਿਚੇਗਿਰਹਉਦਾਸ॥੧॥ਰਹਾਉ॥ਹਮਹ
ਰਿਹਿਰਦੈਜਪਿਓਨਾਮੁਨਰਹਰਿਪ੍ਰਭਿਕ੍ਰਿਪਾਕਰੀਕਿਰਪਾਸ॥ਅਨਦਿਨੁਅਨ
ਦੁਭਇਆਮਨੁਬਿਗਸਿਆਉਦਮਭਏਮਿਲਨਕੀਆਸ॥੧॥ਹਮਿਹਰਿਸੁਆ

ਮੀਪ੍ਰੀਤਿਲਗਾਈਜਿਤਨੇਸਾਸਲੀਏਹਮਗ੍ਰਾਸਾ॥ਕਿਲਬਿਖਦਹਨਭਏਖਿਨੁਅੰਤ
ਰਿਤੂਟਿਗਏਮਾਇਆਕੇਫਾਸਾ॥੨॥ਕਿਆਹਮਕਿਰਮਕਿਆਕਰਮਕਮਾਵਹਿਮੂ
ਰਖਮੁਗਧਰਖੇਪ੍ਰਭਤਾਸਾ॥ਅਵਗਨੀਆਰੇਪਾਥਰਭਾਰੇਸਤਸੰਗਤਿਮਿਲਿਤਰੇਤ
ਰਾਸਾ॥੩॥ਜੇਤੀਸ੍ਰਿਸਟਿਕਰੀਜਗਦੀਸਰਿਤੇਸਭਿਊਚਹਮਨੀਚਬਿਖਿਆਸਾ॥
ਹਮਰੇਅਵਗੁਨਸੰਗਿਗੁਰਮੇਟੇਜਨਨਾਨਕਮੇਲਿਲੀਏਪ੍ਰਭਪਾਸਾ॥੪॥੩॥ਕਾਨ
ੜਾਮਹਲਾ ੪ ॥ਮੇਰੈਮਨਿਰਾਮਨਾਮਜਪਿਓਗੁਰਵਾਕਾ॥ਹਰਿਹਰਿਕ੍ਰਿਪਾਕਰੀਜ
ਗਦੀਸਰਿਦੁਰਮਤਿਦੂਜਾਭਾਉਗਇਓਸਭਝਾਕਾ॥੧॥ਰਹਾਉ॥ਨਾਨਾਰੂਪਰੰਗਹਰਿ
ਕੇਰੇਘਟਿਘਟਿਰਾਮੁਰਵਿਓਗੁਪਲਾਕਾ॥ਹਰਿਕੇਸੰਤਮਿਲੇਹਰਿਪ੍ਰਗਟੇਉਘਰਿਗਏ
ਬਿਖਿਆਕੇਤਾਕਾ॥੧॥ਸੰਤਜਨਾਕੀਬਹੁਤੁਬਹੁਸੋਭਾਜਿਨਉਰਿਧਾਰਿਓਹਰਿਰਸਿ
ਕਰਸਾਕਾ॥ਹਰਿਕੇਸੰਤਮਿਲੇਹਰਿਮਿਲਿਆਜੈਸੇਗਊਦੇਖਿਬਛਰਾਕਾ॥੨॥ਹਰਿ
ਕੇਸੰਤਜਨਾਮਹਿਹਰਿਹਰਿਤੇਜਨਊਤਮਜਨਕਜਨਾਕਾ॥ਤਿਨਹਰਿਹਿਰਦੈਬਾਸੁਬਸਾਨੀ
ਛੂਟਿਗਈਮੁਸਕੀਮੁਸਕਾਕਾ॥੩॥ਤੁਮਰੇਜਨਤੁਮਹੀਪ੍ਰਭਿਕੀਏਹਰਿਰਾਖਿਲੇਹੁਆ
ਪਨਅਪਨਾਕਾ॥ਜਨਨਾਨਕਕੇਸਖਾਹਰਿਭਾਈਮਾਤਪਿਤਾਬੰਧਪਹਰਿਸਾਕਾ॥੪॥
੪॥ਕਾਨੜਾਮਹਲਾ ੪ ॥ਮੇਰੇਮਨਹਰਿਹਰਿਰਾਮਨਾਮੁਜਪਿਚੀਤਿ॥ਹਰਿ
ਹਰਿਵਸਤੁਮਾਇਆਗੜ੍ਹਿਵੇੜ੍ਹੀਗੁਰਕੈਸਬਦਿਲੀਓਗੜੁਜੀਤਿ॥੧॥ਰਹਾਉ॥
ਮਿਥਿਆਭਰਮਿਭਰਮਿਬਹੁਭ੍ਰਮਿਆਲੁਬਧੋਪੁਤ੍ਰਕਲਤ੍ਰਮੋਹਪ੍ਰੀਤਿ॥ਜੈਸੇਤ
ਰਵਰਕੀਤੁਛਛਾਇਆਖਿਨਮਹਿਬਿਨਸਿਜਾਇਦੇਹਭੀਤਿ॥੧॥ਹਮਰੇਪ੍ਰਾਨ
ਪ੍ਰੀਤਮਜਨਊਤਮਜਿਨਮਿਲਿਆਮਨਿਹੋਇਪ੍ਰਤੀਤਿ॥ਪਰਚੈਰਾਮੁਰਵਿਆ
ਘਟਅੰਤਰਿਅਸਥਿਰੁਰਾਮੁਰਵਿਆਰੰਗਿਪ੍ਰੀਤਿ॥੨॥ਹਰਿਕੇਸੰਤਸੰਤਜਨ
ਨੀਕੇਜਿਨਮਿਲਿਆਮਨੁਰੰਗਿਰੰਗੀਤਿ॥ਹਰਿਰੰਗੁਲਹੈਨਉਤਰੈਕਬਹੂਹ
ਰਿਹਰਿਜਾਇਮਿਲੈਹਰਿਪ੍ਰੀਤਿ॥੩॥ਹਮਬਹੁਪਾਪਕੀਏਅਪਰਾਧੀਗੁਰਿਕਾ
ਟੇਕਟਤਕਟੀਤਿ॥ਹਰਿਹਰਿਨਾਮੁਦੀਓਮੁਖਿਅਉਖਧੁਜਨਨਾਨਕਪਤਿਤਪੁਨੀ
ਤਿ॥੪॥੫॥ਕਾਨੜਾਮਹਲਾ ੪ ॥ਜਪਿਮਨਰਾਮਨਾਮਜਗੰਨਾਥ॥

ਘੂਮਨਘੇਰਪਰੇਬਿਖੁਬਿਖਿਆਸਤਿਗੁਰਕਾਢਿਲੀਏਦੇਹਾਥ॥੧॥ਰਹਾਉ॥ਸੁਆ
ਮੀਅਭੈਨਿਰੰਜਨਨਰਹਰਿਤੁਮਰਾਖਿਲੇਹੁਹਮਪਾਪੀਪਾਥ॥ਕਾਮੁਕ੍ਰੋਧਬਿਖਿਆਲੋਭ
ਲੁਭਤੇਕਾਸਟਲੋਹਤਰੇਸੰਗਿਸਾਥ॥੧॥ਤੁਮਵਡਪੁਰਖਬਡਅਗਮਅਗੋਚਰਹਮ
ਢੂਢਿਰਹੇਪਾਈਨਹੀਹਾਥ॥ਤੂਪਰੈਪਰੈਅਪਰੰਪਰੁਸੁਆਮੀਤੂਆਪਨਜਾਨਹਿਆ
ਪਿਜਗੰਨਾਥ॥੨॥ਅਦ੍ਰਿਸਟੁਅਗੋਚਰਨਾਮੁਧਿਆਏਸਤਸੰਗਤਿਮਿਲਿਸਾਧੂਪਾ
ਥ॥ਹਰਿਹਰਿਕਥਾਸੁਨੀਮਿਲਿਸੰਗਤਿਹਰਿਹਰਿਜਪਿਓਅਕਥਕਥਕਾਥ॥੩॥
ਹਮਰੇਪ੍ਰਭਜਗਦੀਸਗੁਸਾਈਹਮਰਾਖਿਲੇਹੁਜਗੰਨਾਥ॥ਜਨਨਾਨਕੁਦਾਸੁਦਾਸ
ਦਾਸਨਕੋਪ੍ਰਭਕਰਹੁਕ੍ਰਿਪਾਰਾਖਹੁਜਨਸਾਥ॥੪॥੬॥

ਕਾਨੜਾਮਹਲਾ ੪ ਪੜਤਾਲਘਰੁ ੫ ੴਸਤਿਗੁਰਪ੍ਰਸਾਦਿ॥

ਮਨਜਾਪਹੁਰਾਮਗੁਪਾਲ॥ਹਰਿਰਤਨਜਵੇਹਰਲਾਲ॥ਹਰਿਗੁਰਮੁਖਿਘੜਿਟਕ
ਸਾਲ॥ਹਰਿਹੋਹੋਕਿਰਪਾਲ॥੧॥ਰਹਾਉ॥ਤੁਮਰੇਗੁਨਅਗਮਅਗੋਚਰਏਕਜੀਹ
ਕਿਆਕਥੈਬਿਚਾਰੀਰਾਮਰਾਮਰਾਮਲਾਲ॥ਤੁਮਰੀਜੀਅਕਥਕਥਾਤੂਤੂਤੂਹੀ
ਜਾਨਹਿਹਉਹਰਿਜਪਿਭਈਨਿਹਾਲਨਿਹਾਲਨਿਹਾਲ॥੧॥ਹਮਰੇਹਰਿਪ੍ਰਾਨਸਖ
ਸੁਆਮੀਹਰਿਮੀਤਾਮੇਰੇਮਨਿਤਨਿਜੀਹਹਰਿਹਰੇਹਰੇਰਾਮਨਾਮਧਨੁਮਾਲ॥ਜਾਕੋ
ਭਾਗੁਤਿਨਲੀਓਰੀਸੁਹਾਗੁਹਰਿਹਰਿਹਰੇਹਰੇਗੁਨਗਾਵੈਗੁਰਮਤਿਹਉਬਲਿਬਲੇ
ਹਉਬਲਿਬਲੇ॥ਜਨਨਾਨਕਹਰਿਜਪਿਭਈਨਿਹਾਲਨਿਹਾਲਨਿਹਾਲ॥੨॥੧
॥੭॥ਕਾਨੜਾਮਹਲਾ ੪ ॥ਹਰਿਗੁਨਗਾਵਹੁਜਗਦੀਸ॥ਏਕਾਜੀਹਕੀਚੈ
ਲਖਬੀਸ॥ਜਪਿਹਰਿਹਰਿਸਬਦਿਜਪੀਸ॥ਹਰਿਹੋਹੋਕਿਰਪੀਸ॥੧॥ਰਹਾਉ॥
ਹਰਿਕਿਰਪਾਕਰਿਸੁਆਮੀਹਮਲਾਇਹਰਿਸੇਵਾਹਰਿਜਪਿਜਪੇਹਰਿਜਪਿਜਪੇਜਪੁ
ਜਾਪਉਜਗਦੀਸ॥ਤੁਮਰੇਜਨਰਾਮੁਜਪਹਿਤੇਊਤਮਤਿਨਕਉਹਉਘੁਮਿਘੁਮੇਘੁਮਿ
ਘੁਮਿਜੀਸ॥੧॥ਹਰਿਤੁਮਵਡਵਡੇਵਡੇਵਡਊਚੇਸੋਕਰਹਿਜਿਤੁਪ੍ਰਭਾਵੀਸ॥ਜਨ
ਨਾਨਕਅੰਮ੍ਰਿਤੁਪੀਆਗੁਰਮਤੀਧਨੁਧੰਨੁਧਨੁਧੰਨੁਧੰਨੁਗੁਰੂਸਾਬੀਸ॥੨॥੨॥੮॥
ਕਾਨੜਾਮਹਲਾ ੪ ॥ਭਜੁਰਾਮੋਮਨਿਰਾਮ॥ਜਿਸੁਰੂਪਨਰੇਖਵਡਾਮ॥ਸਤਸੰ

ਗਤਿਮਿਲੁਭਜੁਰਾਮ॥ਬਡੋਹੋਹੋਭਾਗਮਥਾਮਾ॥੧॥ਰਹਾਉ॥ਜਿਤੁਗ੍ਰਿਹਿਮੰਦਰਿਹ
ਰਿਹੋਤੁਜਾਸੁਤਿਤੁਘਰਿਆਨਦੋਆਨੰਦੁਭਜੁਰਾਮਰਾਮਰਾਮਾ॥ਰਾਮਨਾਮਗੁਨਗਾਵਹੁ
ਹਰਿਪ੍ਰੀਤਮਉਪਦੇਸਿਗੁਰੂਗੁਰਸਤਿਗੁਰਾਸੁਖੁਹੋਤੁਹਰਿਹਰੇਹਰਿਹਰੇਹਰੇਭਜੁਰਾਮਰਾ
ਮਰਾਮਾ॥੧॥ਸਭਸਿਸਟਿਧਾਰਹਰਿਤੁਮਕਿਰਪਾਲਕਰਤਾਸਭੁਤੂਤੂਤੂਰਾਮਰਾਮਰਾਮ
॥ਜਨਨਾਨਕੋਸਰਣਾਗਤੀਦੇਹੁਗੁਰਮਤੀਭਜੁਰਾਮਰਾਮਰਾਮਾ॥੨॥੩॥੯॥ਕਾਨੜਾ
ਮਹਲਾ ੪ ॥ਸਤਿਗੁਰਚਾਟਉਪਗਚਾਟਾ॥ਜਿਤੁਮਿਲਿਹਰਿਪਾਧਰਬਾਟਾ
ਭਜੁਹਰਿਰਸੁਰਸਹਰਿਗਾਟਾ॥ਹਰਿਹੋਹੋਲਿਖੇਲਿਲਾਟਾ॥੧॥ਰਹਾਉ॥ਖਟਕਰਮ
ਕਿਰਿਆਕਰਿਬਹੁਬਹੁਬਿਸਥਾਰ॥ਸਿਧਸਾਧਿਕਜੋਗੀਆਕਰਿਜਟਜਟਾਜਟ
ਟਾ॥ਕਰਿਭੇਖਨਪਈਐਹਰਿਬ੍ਰਹਮਜੋਗੁਹਰਿਪਾਈਐਸਤਸੰਗਤੀਉਪਦੇਸਿ
ਗੁਰੂਗੁਰਸੰਤਜਨਾਖੋਲਿਖੋਲਿਕਪਾਟਾ॥੧॥ਤੂਅਪਰੰਪਰੁਸੁਆਮੀਅਤਿਅਗਾਹੁ
ਤੂਭਰਪੁਰਿਰਹਿਆਜਲਥਲੇਹਰਿਇਕੁਇਕੋਇਕਏਕੈਹਰਿਥਾਟਾ॥ਤੂਜਾਣਹਿ
ਸਭਬਿਧਿਬੂਝਹਿਆਪੇਜਨਨਾਨਕਕੇਪ੍ਰਭਘਟਿਘਟੇਘਟਿਘਟੇਘਟਿਹਰਿਘ
ਟਾ॥੨॥੪॥੧੦॥ਕਾਨੜਾਮਹਲਾ ੪ ॥ਜਪਿਮਨਗੋਬਿਦਮਾਧੋ॥ਹਰਿਹਰਿ
ਅਗਮਅਗਾਧੋ॥ਮਤਿਗੁਰਮਤਿਹਰਿਪ੍ਰਭੁਲਾਧੋ॥ਧੁਰਿਹੋਹੋਲਿਖੇਲਿਲਾਧੋ॥੧॥
ਰਹਾਉ॥ਬਿਖੁਮਾਇਆਸੰਚਿਬਹੁਚਿਤੈਬਿਕਾਰਸੁਖੁਪਾਈਐਹਰਿਭਜੁਸੰਤਸੰਤ
ਸੰਗਤੀਮਿਲਿਸਤਿਗੁਰੂਗੁਰੁਸਾਧੋ॥ਜਿਉਛੁਹਿਪਾਰਸਮਨੂਰਭਏਕੰਚਨਤਿਉਪ
ਤਿਤਜਨਮਿਲਿਸੰਗਤੀਸੁਧਹੋਵਤਗੁਰਮਤੀਸੁਧਹਾਧੋ॥੧॥ਜਿਉਕਾਸਟਸੰਗਿ
ਲੋਹਾਬਹੁਤਰਤਾਤਿਉਪਾਪੀਸੰਗਿਤਰੇਸਾਧਸਾਧਸੰਗਤੀਗੁਰਸਤਿਗੁਰੂਗੁਰਸਾਧੋ॥
ਚਾਰਿਬਰਨਚਾਰਿਆਸ੍ਰਮਹੈਕੋਈਮਿਲੈਗੁਰੂਗੁਰਨਾਨਕਸੋਆਪਿਤਰੈਕੁਲਸਗਲ
ਤਰਾਧੋ॥੨॥੫॥੧੧॥ਕਾਨੜਾਮਹਲਾ ੪ ॥ਹਰਿਜਸੁਗਾਵਹੁਭਗਵਾਨ
॥ਜਸੁਗਾਵਤਪਾਪਲਹਾਨ॥ਮਤਿਗੁਰਿਮਤਿਸੁਨਿਜਸੁਕਾਨ॥ਹਰਿਹੋਹੋਕਿਰਪਾਨ
॥੧॥ਰਹਾਉ॥ਤੇਰੇਜਨਧਿਆਵਹਿਇਕਮਨਿਇਕਚਿਤਤੇਸਾਧੂਸੁਖੁਪਾਵਹਿ
ਜਪਿਹਰਿਹਰਿਨਾਮੁਨਿਧਾਨ॥ਉਸਤਤਿਕਰਹਿਪ੍ਰਭਤੇਰੀਆਮਿਲਿਸਾਧੂਸਾਧਜਨ

ਗੁਰਸਤਿਗੁਰੂਭਗਵਾਨ॥੧॥ਜਿਨਕੈਹਿਰਦੈਤੂਸੁਆਮੀਤੇਸੁਖਫਲਪਾਵਹਿਤੇਤਰੇ
ਭਵਸਿੰਧੁਤੇਭਗਤਹਰਿਜਾਨ॥ਤਿਨਸੇਵਾਹਮਲਾਇਹਰੇਹਮਲਾਇਹਰੇਜਨਨਾਨਕਕੇ ੬੧੦
ਹਰਿਤੂਤੂਤੂਤੂਤੂਭਗਵਾਨ॥੨॥੬॥੧੨॥
ਕਾਨੜਾਮਹਲਾ ੫ ਘਰੁ ੨ ੧ਓ ਸਤਿਗੁਰਪ੍ਰਸਾਦਿ॥
ਗਾਈਐਗੁਣਗੋਪਾਲਕ੍ਰਿਪਾਨਿਧਿ॥ਦੁਖਬਿਦਾਰਨਸੁਖਦਾਤੇਸਤਿਗੁਰਜਾਕਉ
ਭੇਟਤਹੋਇਸਗਲਸਿਧਿ॥੧॥ਰਹਾਉ॥ਸਿਮਰਤਨਾਮੁਮਨਹਿਸਾਧਾਰੈ॥ਕੋਟਿਪਰ
ਾਧੀਖਿਨਿਮਹਿਤਾਰੈ॥੧॥ਜਾਕਉਚੀਤਿਆਵੈਗੁਰੁਅਪਨਾ॥ਤਾਕਉਦੂਖੁਨਹੀਤਿ
ਲੁਸੁਪਨਾ॥੨॥ਜਾਕਉਸਤਿਗੁਰੁਅਪਨਾਰਾਖੈ॥ਸੋਜਨੁਹਰਿਰਸੁਰਸਨਾਚਾਖੈ॥
੩॥ਕਹੁਨਾਨਕਗੁਰਿਕੀਨੀਮਇਆ॥ਹਲਤਿਪਲਤਿਮੁਖਊਜਲਭਇਆ॥੪॥
੧॥ਕਾਨੜਾਮਹਲਾ ੫ ॥ਆਰਾਧਉਤੁਝਹਿਸੁਆਮੀਅਪਨੇ॥ਊਠਤਬੈ
ਠਤਸੋਵਤਜਾਗਤਸਾਸਿਸਾਸਿਸਾਸਿਹਰਿਜਪਨੇ॥੧॥ਰਹਾਉ॥ਤਾਕੈਹਿਰਦੈਬ
ਸਿਓਨਾਮੁ॥ਜਾਕਉਸੁਆਮੀਕੀਨੋਦਾਨੁ॥੧॥ਤਾਕੈਹਿਰਦੈਆਈਸਾਂਤਿ॥ਠਾਕੁਰ
ਭੇਟੇਗੁਰਬਚਨਾਂਤਿ॥੨॥ਸਰਬਕਲਾਸੋਈਪਰਬੀਨ॥ਨਾਮਮੰਤ੍ਰੁਜਾਕਉਗੁਰਿਦੀ
ਨਾ॥੩॥ਕਹੁਨਾਨਕਤਾਕੈਬਲਿਜਾਉ॥ਕਲਿਜੁਗਮਹਿਪਾਇਆਜਿਨਿਨਾਉ॥੪॥
॥੨॥ਕਾਨੜਾਮਹਲਾ ੫ ॥ਕੀਰਤਿਪ੍ਰਭਕੀਗਾਉਮੇਰੀਰਸਨਾਂ॥ਅਨਿਕ
ਬਾਰਕਰਿਬੰਦਨਸੰਤਨਊਹਾਂਚਰਨਗੋਬਿੰਦਜੀਕੇਬਸਨਾ॥੧॥ਰਹਾਉ॥ਅਨਿਕ
ਭਾਂਤਿਕਰਿਦੁਆਰੁਨਪਾਵਉ॥ਹੋਇਕ੍ਰਿਪਾਲੁਤਹਰਿਹਰਿਧਿਆਵਉ॥੧॥ਕੋਟਿ
ਕਰਮਕਰਿਦੇਹਨਸੋਧਾ॥ਸਾਧਸੰਗਤਿਮਹਿਮਨੁਪਰਬੋਧਾ॥੨॥ਤ੍ਰਿਸਨਨਬੂਝੀਬ
ਹੁਰੰਗਮਾਇਆ॥ਨਾਮੁਲੈਤਸਰਬਸੁਖਪਾਇਆ॥੩॥ਪਾਰਬ੍ਰਹਮਜਬਭਏਦਇ
ਆਲ॥ਕਹੁਨਾਨਕਤਉਛੂਟੇਜੰਜਾਲ॥੪॥੩॥ਕਾਨੜਾਮਹਲਾ ੫ ॥
ਐਸੀਮਾਂਗੁਗੋਬਿਦਤੇ॥ਟਹਲਸੰਤਨਕੀਸੰਗੁਸਾਧੂਕਾਹਰਿਨਾਮਾਂਜਪਿਪਰਮਗ
ਤੇ॥੧॥ਰਹਾਉ॥ਪੂਜਾਚਰਨਾਠਾਕੁਰਸਰਨਾ॥ਸੋਈਕੁਸਲੁਜੁਪ੍ਰਭਜੀਉਕਰਨਾ॥੧
॥ਸਫਲਹੋਤਇਹਦੁਰਲਭਦੇਹੀ॥ਜਾਕਉਸਤਿਗੁਰੁਮਇਆਕਰੇਹੀ॥੨॥ਅ

ਰਗਿਆਨਭਰਮੁਬਿਨਸੈਦੂਖਡੇਰਾ॥ਜਾਕੈਰਿਦੈਬਸਹਿਗੁਰਪੈਰਾ॥੩॥ਸਾਧਸੰਗਿਰੰ
ਗਿਪ੍ਰਭੁਧਿਆਇਆ॥ਕਹੁਨਾਨਕਤਿਨਿਪੂਰਾਪਾਇਆ॥੪॥੪॥ਕਾਨੜਾਮਹਲਾ
੫ ॥ਭਗਤਿਭਗਤਨਹੂੰਬਨਿਆਈ॥ਤਨਮਨਗਲਤਭਏਠਾਕੁਰਸਿਉਆਪ
ਨਲੀਏਮਿਲਾਈ॥੧॥ਰਹਾਉ॥ਗਾਵਨਹਾਰੀਗਾਵੈਗੀਤ॥ਤੇਉਧਰੇਬਸੇਜਿਹਚੀ
ਤ॥੧॥ਪੇਖੇਬਿੰਜਨਪਰੋਸਨਹਾਰੈ॥ਜਿਹਭੋਜਨੁਕੀਨੋਤੇਤ੍ਰਿਪਤਾਰੈ॥੨॥ਅਨਿਕਸ੍ਵਾਂ
ਗਕਾਛੇਭੇਖਧਾਰੀ॥ਜੈਸੋਸਾਤੈਸੋਦ੍ਰਿਸਟਾਰੀ॥੩॥ਕਹਨਕਹਾਵਨਸਗਲਜੰਜਾਰ॥
ਨਾਨਕਦਾਸਸਚੁਕਰਣੀਸਾਰ॥੪॥੫॥ਕਾਨੜਾਮਹਲਾ ੫ ॥ਤੇਰੋਜਨੁਹਰਿਜ
ਸੁਸੁਨਤਉਮਾਹਿਓ॥੧॥ਰਹਾਉ॥ਮਨਹਿਪ੍ਰਗਾਸੁਪੇਖਿਪ੍ਰਭਕੀਸੋਭਾਜਤਕਤਪੇਖ
ਉਆਹਿਓ॥੧॥ਸਭਤੇਪਰੈਪਰੈਤੇਊਚਾਗਹਿਰਗੰਭੀਰਅਥਾਹਿਓ॥੨॥ਓਤਿਪੋ
ਤਿਮਿਲਿਓਭਗਤਨਕਉਜਨਸਿਉਪਰਦਾਲਾਹਿਓ॥੩॥ਗੁਰਪ੍ਰਸਾਦਿਗਾਵੈਗੁ
ਣਨਾਨਕਸਹਜਿਸਮਾਧਿਸਮਾਹਿਓ॥੪॥੬॥ਕਾਨੜਾਮਹਲਾ ੫ ॥ਸੰਤਨਪ
ਹਿਆਪਿਉਧਾਰਨਆਇਓ॥੧॥ਰਹਾਉ॥ਦਰਸਨਭੇਟਤਹੋਤਪੁਨੀਤਾਹਰਿਹਰਿਮੰ
ਤ੍ਰੁਦ੍ਰਿੜਾਇਓ॥੧॥ਕਾਟੇਰੋਗਭਏਮਨਨਿਰਮਲਹਰਿਹਰਿਅਉਖਧੁਖਾਇਓ॥੨॥
ਅਸਥਿਤਭਏਬਸੇਸੁਖਥਾਨਾਬਹੁਰਿਨਕਤਹੂਧਾਇਓ॥੩॥ਸੰਤਪ੍ਰਸਾਦਿਤਰੇਕੁ
ਲਲੋਗਾਨਾਨਕਲਿਪਤਨਮਾਇਓ॥੪॥੭॥ਕਾਨੜਾਮਹਲਾ ੫ ॥ਬਿਸਰਿਗ
ਈਸਭਤਾਤਿਪਰਾਈ॥ਜਬਤੇਸਾਧਸੰਗਤਿਮੋਹਿਪਾਈ॥੧॥ਰਹਾਉ॥ਨਾਕੋਬੈਰੀ
ਨਹੀਬਿਗਾਨਾਸਗਲਸੰਗਿਹਮਕਉਬਨਿਆਈ॥੧॥ਜੋਪ੍ਰਭਕੀਨੋਸੋਭਲਮਾਨਿ
ਓਏਹਸੁਮਤਿਸਾਧੂਤੇਪਾਈ॥੨॥ਸਭਮਹਿਰਵਿਰਹਿਆਪ੍ਰਭੁਏਕੈਪੇਖਿਪੇਖਿਨਾ
ਨਕਬਿਗਸਾਈ॥੩॥੮॥ਕਾਨੜਾਮਹਲਾ ੫ ॥ਠਾਕੁਰਜੀਉਤੁਹਾਰੋਪਰਨਾ॥
ਮਾਨੁਮਹਤੁਤੁਮਾਰੈਊਪਰਿਤੁਮਰੀਓਟਤੁਮਾਰੀਸਰਨਾ॥੧॥ਰਹਾਉ॥ਤੁਮਰੀਆਸਭਰੋ
ਸਾਤੁਮਰਾਤੁਮਰਾਨਾਮੁਰਿਦੈਲੈਧਰਨਾ॥ਤੁਮਰੋਬਲੁਤੁਮਸੰਗਿਸੁਹੇਲੇਜੋਜੋਕਹਹੁਸੋ
ਈਸੋਈਕਰਨਾ॥੧॥ਤੁਮਰੀਦਇਆਮਾਇਆਸੁਖੁਪਾਵਉਹੋਹੁਕ੍ਰਿਪਾਲਤਭਉਜ
ਲੁਤਰਨਾ॥ਅਭੈਦਾਨੁਨਾਮੁਹਰਿਪਾਇਓਸਿਰੁਡਾਰਿਓਨਾਨਕਸੰਤਚਰਨਾ॥੨॥੯॥

ਕਾਨੜਾਮਹਲਾ ੫ ॥ਸਾਧਸਰਨਿਚਰਨਚਿਤੁਲਾਇਆ॥ਸੁਪਨਕੀਬਾਤ
ਸੁਨੀਪੇਖੀਸੁਪਨਾਨਾਮਮੰਤ੍ਰੁਸਤਿਗੁਰੂਦ੍ਰਿੜਾਇਆ॥੧॥ਰਹਾਉ॥ਨਹਤ੍ਰਿਪਤਾਨੋ
ਰਾਜਜੋਬਨਿਧਨਿਬਹੁਰਿਬਹੁਰਿਫਿਰਿਧਾਇਆ॥ਸੁਖੁਪਾਇਆਤ੍ਰਿਸਨਾਸਭਬੁ
ਝੀਹੈਸਾਂਤਿਪਾਈਗੁਨਗਾਇਆ॥੧॥ਬਿਨੁਬੂਝੇਪਸੂਕੀਨਿਆਈਭ੍ਰਮਿਮੋਹਿਬਿ
ਆਪਿਓਮਾਇਆ॥ਸਾਧਸੰਗਿਜਮਜੇਵਰੀਕਾਟੀਨਾਨਕਸਹਜਿਸਮਾਇਆ॥
੨॥੧੦॥ਕਾਨੜਾਮਹਲਾ ੫ ॥ਹਰਿਕੇਚਰਨਹਿਰਦੈਗਾਇ॥ਸੀਤਲਾਸੁ
ਖਸਾਂਤਿਮੂਰਤਿਸਿਮਰਿਸਿਮਰਿਨਿਤਧਿਆਇ॥੧॥ਰਹਾਉ॥ਸਗਲਆਸਹੋ
ਤਪੂਰਨਕੋਟਿਜਨਮਦੁਖੁਜਾਇ॥੧॥ਪੁੰਨਦਾਨਅਨੇਕਕਿਰਿਆਸਾਧੂਸੰਗਿਸਮਾ
ਇ॥ਤਾਪਸੰਤਾਪਮਿਟੇਨਾਨਕਬਾਹੁੜਿਕਾਲੁਨਖਾਇ॥੨॥੧੧॥

ਕਾਨੜਾਮਹਲਾ ੫ ਘਰੁ ੩ ੴ ਸਤਿਗੁਰਪ੍ਰਸਾਦਿ॥

ਕਥੀਐਸੰਤਸੰਗਿਪ੍ਰਭਗਿਆਨੁ॥ਪੂਰਨਪਰਮਜੋਤਿਪਰਮੇਸੁਰਸਿਮਰਤਪਾਈਐ
ਮਾਨੁ॥੧॥ਰਹਾਉ॥ਆਵਤਜਾਤਰਹੇਸ੍ਰਮਨਾਸੇਸਿਮਰਤਸਾਧੂਸੰਗਿ॥ਪਤਿਤਪੁਨੀਤ
ਹੋਹਿਖਿਨਭੀਤਰਿਪਾਰਬ੍ਰਹਮਕੈਰੰਗਿ॥੧॥ਜੋਜੋਕਥੈਸੁਨੈਹਰਿਕੀਰਤਨੁਤਾਕੀਦੁ
ਰਮਤਿਨਾਸੁ॥ਸਗਲਮਨੋਰਥਪਾਵੈਨਾਨਕਪੂਰਨਹੋਵੈਆਸ॥੨॥੧॥੧੨॥ਕਾਨ
ੜਾਮਹਲਾ ੫ ॥ਸਾਧਸੰਗਤਿਨਿਧਿਹਰਿਕੋਨਾਮ॥ਸੰਗਿਸਹਾਈਜੀਅਕੈ
ਕਾਮ॥੧॥ਰਹਾਉ॥ਸੰਤਰੇਨੁਨਿਤਮਜਨੁਕਰੈ॥ਜਨਮਜਨਮਕੇਕਿਲਬਿਖਹਰੈ॥
੧॥ਸੰਤਜਨਾਕੀਊਚੀਬਾਨੀ॥ਸਿਮਰਿਸਿਮਰਿਤਰੇਨਾਨਕਪ੍ਰਾਨੀ॥੨॥੨॥੧੩॥
ਕਾਨੜਾਮਹਲਾ ੫ ॥ਸਾਧੂਹਰਿਹਰੇਗੁਨਗਾਇ॥ਮਾਨਤਨੁਧਨੁਪ੍ਰਾਨਪ੍ਰਭਕੇ
ਸਿਮਰਤਦੁਖੁਜਾਇ॥੧॥ਰਹਾਉ॥ਈਤਊਤਕਹਾਲੋਭਾਵਹਿਏਕਸਿਉਮਨੁਲ
ਇ॥੧॥ਮਹਾਪਵਿਤ੍ਰਸੰਤਆਸਨੁਮਿਲਿਸੰਗਿਗੋਬਿਦੁਧਿਆਇ॥੨॥ਸਗਲ
ਤਿਆਗਿਸਰਨਿਆਇਓਨਾਨਕਲੇਹੁਮਿਲਾਇ॥੩॥੩॥੧੪॥ਕਾਨੜਾਮਹ
ਲਾ ੫ ॥ਪੇਖਿਪੇਖਿਬਿਗਸਾਉਸਾਜਨਪ੍ਰਭੁਆਪਨਾਇਕਾਂਤ॥੧॥ਰਹਾ
ਉ॥ਆਨਦਾਸੁਖਸਹਜਮੂਰਤਿਤਿਸੁਆਨਨਾਹੀਭਾਂਤਿ॥੧॥ਸਿਮਰਤਇਕਬਾਰ

ਰਿਹਰਿਮਾਏਕੋਟਿਕਸਮਲਜਾਂਤਿ॥੨॥ਗੁਣਗਾਵਤਦੂਖਨਾਸਹਿਰਦਭਇਓ
ਤਿਸਾਂਤਿ॥੩॥ਅੰਮ੍ਰਿਤਰਸੁਪੀਉਰਸਨਨਾਨਕਹਰਿਰੰਗਿਰਾਤਾ॥੪॥੫॥੧੫॥
ਕਾਨੜਾਮਹਲਾ੫ ॥ਸਾਜਨਾਸੰਤਆਉਮੇਰੈ॥੧॥ਰਹਾਉ॥ਆਨਦਾਗੁਨ
ਗਾਇਮੰਗਲਕਸਮਲਾਮਿਟਿਜਾਹਿਪਰੇਰੈ॥੧॥ਸੰਤਚਰਨਧਰਉਮਾਥੈਚਾਂਦਨਗ੍ਰਿ
ਹਿਹੋਇਅੰਧੇਰੈ॥੨॥ਸੰਤਪ੍ਰਸਾਦਿਕਮਲੁਬਿਗਸੈਗੋਬਿੰਦਭਜਉਪੇਖਿਨੇਰੈ॥੩॥
ਪ੍ਰਭਕ੍ਰਿਪਾਤੇਸੰਤਪਾਏਵਾਰਿਵਾਰਿਨਾਨਕਉਹਬੇਰੈ॥੪॥੫॥੧੬॥ਕਾਨੜਾਮਹ
ਲਾ੫ ॥ਚਰਨਸਰਨਗੋਪਾਲਤੇਰੀ॥ਮੋਹਮਾਨਧੋਹਭਰਮਰਾਖਿਲੀਜੈਕਾਟਿ
ਬੇਰੀ॥੧॥ਰਹਾਉ॥ਬੂਡਤਸੰਸਾਰਸਾਗਰ॥ਉਧਰੇਹਰਿਸਿਮਰਿਰਤਨਾਗਰ॥੧॥
ਸੀਤਲਾਹਰਿਨਾਮੁਤੇਰਾ॥ਪੂਰਨੋਠਾਕੁਰਪ੍ਰਭੁਮੇਰਾ॥੨॥ਦੀਨਦਰਦਨਿਵਾਰਿਤਾ
ਰਨਾ॥ਹਰਿਕ੍ਰਿਪਾਨਿਧਿਪਤਿਤਉਧਾਰਨਾ॥੩॥ਕੋਟਿਜਨਮਦੂਖਕਰਿਪਾਇਓ॥
ਸੁਖੀਨਾਨਕਗੁਰਿਨਾਮੁਦ੍ਰਿੜਾਇਓ॥੪॥੬॥੧੭॥ਕਾਨੜਾਮਹਲਾ੫ ॥
ਧਨਿਉਹਪ੍ਰੀਤਿਚਰਨਸੰਗਿਲਾਗੀ॥ਕੋਟਿਜਾਪਤਾਪਸੁਖਪਾਏਆਇਮਿਲੇਪੂ
ਰਨਬਡਭਾਗੀ॥੧॥ਰਹਾਉ॥ਮੋਹਿਅਨਾਥੁਦਾਸੁਜਨੁਤੇਰਾਅਵਰਓਟਸਗਲੀਮੋ
ਹਿਤਿਆਗੀ॥ਭੋਰਭਰਮਕਾਟੇਪ੍ਰਭਸਿਮਰਤਗਿਆਨਅੰਜਨਮਿਲਿਸੋਵਤਜਾ
ਗੀ॥੧॥ਤੂਅਥਾਹੁਅਤਿਬਡੋਸੁਆਮੀਕ੍ਰਿਪਾਸਿੰਧੁਪੂਰਨਰਤਨਾਗੀ॥ਨਾਨਕੁਜਾ
ਚਿਕੁਹਰਿਹਰਿਨਾਮੁਮਾਂਗੈਮਸਤਕੁਆਨਿਧਰਿਓਪ੍ਰਭਪਾਗੀ॥੨॥੭॥੧੮॥ਕਾਨ
ੜਾਮਹਲਾ੫ ॥ਕੁਚਲਕਠੋਰਕਪਟਕਾਮੀ॥ਜਿਉਜਾਨਹਿਤਿਉਤਾਰਿਸੁ
ਆਮੀ॥੧॥ਰਹਾਉ॥ਤੂਸਮਰਥੁਸਰਨਿਜੋਗੁਤੂਰਾਖਹਿਅਪਨੀਕਲਧਾਰਿ॥੧॥
ਜਾਪਤਾਪਨੇਮਸੁਚਿਸੰਜਮਨਾਹੀਇਨਬਿਧੇਛੁਟਕਾਰ॥ਗਰਤਘੋਰਅੰਧਤੇਕ
ਢਹੁਪ੍ਰਭਨਾਨਕਨਦਰਿਨਿਹਾਰਿ॥੨॥੮॥੧੯॥

ਕਾਨੜਾਮਹਲਾ੫ ਘਰੁ੪ ੴਸਤਿਗੁਰਪ੍ਰਸਾਦਿ॥

ਨਾਰਾਇਨਨਰਪਤਿਨਮਸਕਾਰੈ॥ਐਸੇਗੁਰਕਉਬਲਿਬਲਿਜਾਈਐਆਪਿ
ਮੁਕਤੁਮੋਹਿਤਾਰੈ॥੧॥ਰਹਾਉ॥ਕਵਨਕਵਨਕਵਨਗੁਨਕਹੀਐਅੰਤੁਨਹੀਕਛੁ

ਪਾਰੈ॥ਲਾਖਲਾਖਲਾਖਕਈਕੋਰੈਕੋਹੈਐਸੋਬੀਚਾਰੈ॥੧॥ਬਿਸਮਬਿਸਮਬਿਸਮ
ਹੀਭਈਹੈਲਾਲਗੁਲਾਲਰੰਗਾਰੈ॥ਕਹੁਨਾਨਕਸੰਤਨਰਸੁਆਈਹੈਜਿਉਚਾਖਿਗੂੰਗ
ਮੁਸਕਾਰੈ॥੨॥੧॥੨੦॥ਕਾਨੜਾਮਹਲਾ੫ ॥ਨਜਾਨੀਸੰਤਨਪ੍ਰਭਬਿਨੁਆਨ
॥ਊਚਨੀਚਸਭਪੇਖਿਸਮਾਨੋਮੁਖਿਬਕਨੋਮਨਿਮਾਨ॥੧॥ਰਹਾਉ॥ਘਟਿਘਟਿਪੂ
ਰਿਰਹੇਸੁਖਸਾਗਰਭੈਭੰਜਨਮੇਰੇਪ੍ਰਾਨ॥ਮਨਹਿਪ੍ਰਗਾਸੁਭਇਓਭ੍ਰਮੁਨਾਸਿਓਮੰਤ੍ਰੁ
ਦੀਓਗੁਰਕਾਨ॥੧॥ਕਰਤਰਹੇਕ੍ਰਤਗੁਕਰੁਣਾਮੈਅੰਤਰਜਾਮੀਗਿਆਨ॥ਆਠਪਹ
ਰਨਾਨਕਜਸੁਗਾਵੈਮਾਂਗਨਕਉਹਰਿਦਾਨ॥੨॥੨॥੨੧॥ਕਾਨੜਾਮਹਲਾ੫
॥ਕਹਨਕਹਾਵਨਕਉਕਈਕੇਤੈ॥ਐਸੋਜਨੁਬਿਰਲੋਹੈਸੇਵਕੁਜੋਤਤਜੋਗਕਉਬੇ
ਤੈ॥੧॥ਰਹਾਉ॥ਦੁਖੁਨਾਹੀਸਭੁਸੁਖੁਹੀਹੈਰੇਏਕੈਏਕੀਨੇਤੈ॥ਬੁਰਾਨਹੀਸਭੁਭਲਾ
ਹੀਹੈਰੇਹਾਰਨਹੀਸਭਜੇਤੈ॥੧॥ਸੋਗੁਨਾਹੀਸਦਾਹਰਖੀਹੈਰੇਛੋਡਿਨਾਹੀਕਿਛੁਲੇਤੈ॥
ਕਹੁਨਾਨਕਜਨੁਹਰਿਹਰਿਹਰਿਹੈਕਤਆਵੈਕਤਰਮਤੈ॥੨॥੩॥੨੨॥ਕਾਨੜਾਮ
ਹਲਾ੫ ॥ਹੀਏਕੋਪ੍ਰੀਤਮੁਬਿਸਰਿਨਜਾਇ॥ਤਨਮਨਗਲਤਭਏਤਿਹ
ਸੰਗੇਮੋਹਨੀਮੋਹਿਰਹੀਮੋਰੀਮਾਇ॥੧॥ਰਹਾਉ॥ਜੈਜੈਪਹਿਕਹਉਬ੍ਰਿਥਾਹਉ
ਅਪੁਨੀਤੇਊਤੇਊਗਹੇਰਹੇਅਟਕਾਇ॥ਅਨਿਕਭਾਂਤਿਕੀਏਕੈਜਾਲੀਤਾਕੀਗੰਠਿ
ਨਹੀਛੋਰਾਇ॥੧॥ਫਿਰਤਫਿਰਤਨਾਨਕਦਾਸੁਆਇਓਸੰਤਨਹੀਸਰਨਾਇ॥ਕਾ
ਟੇਅਗਿਆਨਭਰਮਮੋਹਮਾਇਆਲੀਓਕੰਠਿਲਗਾਇ॥੨॥੪॥੨੩॥ਕਾਨੜ
ਮਹਲਾ੫ ॥ਆਨਦਰੰਗਬਿਨੋਦਹਮਾਰੈ॥ਨਾਮੋਗਾਵਨੁਨਾਮੁਧਿਆਵ
ਨੁਨਾਮੁਹਮਾਰੇਪ੍ਰਾਨਅਧਾਰੈ॥੧॥ਰਹਾਉ॥ਨਾਮੋਗਿਆਨੁਨਾਮੁਇਸਨਾਨਾਹਰਿਨ
ਮੁਹਮਾਰੈਕਾਰਜਸਵਾਰੈ॥ਹਰਿਨਾਮੋਸੋਭਾਨਾਮੁਬਡਾਈਭਉਜਲੁਬਿਖਮੁਨਾਮੁ
ਹਰਿਤਾਰੈ॥੧॥ਅਗਮਪਦਾਰਥਲਾਲਅਮੋਲਾਭਇਓਪਰਾਪਤਿਗੁਰਚਰਨਾਰੈ
॥ਕਹੁਨਾਨਕਪ੍ਰਭਭਏਕ੍ਰਿਪਾਲਾਮਗਨਭਏਹੀਅਰੈਦਰਸਾਰੈ॥੨॥੫॥੨੪॥ਕਾ
ਨੜਾਮਹਲਾ੫ ॥ਸਾਜਨਮੀਤਸੁਆਮੀਨੇਰੋ॥ਪੇਖਤਸੁਨਤਸਭਨਕੈਸੰਗੇ
ਥੋਰੈਕਾਜਬੁਰੋਕਹਫੇਰੋ॥੧॥ਰਹਾਉ॥ਨਾਮਬਿਨਾਜੇਤੋਲਪਟਾਇਓਕਛੂਨਹੀਨਾਹੀ

ਕਛੂਤੇਰੋ॥ਆਗੈਦ੍ਰਿਸਟਿਆਵਤਸਭਪਰਗਟਈਹਾਂਮੋਹਿਓਭ੍ਰਮਅੰਧੇਰੋ॥੧॥
ਅਟਕਿਓਸੁਤਬਨਿਤਾਸੰਗਿਮਾਇਆਦੇਵਨਹਾਰੁਦਾਤਾਬਿਸੇਰੋ॥ਕਹੁਨਾਨਕਏ
ਕੈਭਰੋਸਉਬੰਧਨਕਾਟਨਹਾਰੁਗੁਰੁਮੇਰੋ॥੨॥੬॥੨੫॥ਕਾਨੜਾਮਹਲਾ੫
॥ਬਿਖੈਦਲੁਸੰਤਨਿਤੁਮਰੈਗਾਹਿਓ॥ਤੁਮਰੀਟੇਕਭਰੋਸਾਠਾਕੁਰਸਰਨਿਤੁਮਾਰੀ
ਆਹਿਓ॥੧॥ਰਹਾਉ॥ਜਨਮਜਨਮਕੇਮਹਾਪਰਾਛਤਦਰਸਨੁਭੇਟਿਮਿਟਾਇਓ
॥ਭਇਓਪ੍ਰਗਾਸੁਅਨਦਉਜੀਆਰਾਸਹਜਿਸਮਾਧਿਸਮਾਇਓ॥੧॥ਕਉਨੁਕ
ਹੈਤੁਮਤੇਕਛੁਨਾਹੀਤੁਮਸਮਰਥਅਥਾਹਿਓ॥ਕ੍ਰਿਪਾਨਿਧਾਨਰੰਗਰੂਪਰਸਨਾਮੁਨਾ
ਨਕਲੈਲਾਹਿਓ॥੨॥੭॥੨੬॥ਕਾਨੜਾਮਹਲਾ੫ ॥ਬੂਡਤਪ੍ਰਾਨੀਹਰਿ
ਜਪਿਧੀਰੈ॥ਬਿਨਸੈਮੋਹੁਭਰਮੁਦੁਖੁਪੀਰੈ॥੧॥ਰਹਾਉ॥ਸਿਮਰਉਦਿਨੁਰੈਨਿ
ਗੁਰਕੇਚਰਨਾ॥ਜਤਕਤਪੇਖਉਤੁਮਰੀਸਰਨਾ॥੧॥ਸੰਤਪ੍ਰਸਾਦਿਹਰਿਕੇਗੁਨਗ
ਾਇਆ॥ਗੁਰਭੇਟਤਨਾਨਕਸੁਖੁਪਾਇਆ॥੨॥੮॥੨੭॥ਕਾਨੜਾਮਹਲਾ੫
॥ਸਿਮਰਤਨਾਮੁਮਨਹਿਸੁਖੁਪਾਈਐ॥ਸਾਧਜਨਾਮਿਲਿਹਰਿਜਸੁਗਾਈ
ਐ॥੧॥ਰਹਾਉ॥ਕਰਿਕਿਰਪਾਪ੍ਰਭਰਿਦੈਬਸੇਰੋ॥ਚਰਨਸੰਤਨਕੈਮਾਥਾਮੇਰੋ॥੧
॥ਪਾਰਬ੍ਰਹਮਕਉਸਿਮਰਹੁਮਨਾਂ॥ਗੁਰਮੁਖਿਨਾਨਕਹਰਿਜਸੁਸੁਨਾਂ॥੨॥੯॥੨੮
॥ਕਾਨੜਾਮਹਲਾ੫ ॥ਮੇਰੇਮਨਪ੍ਰੀਤਿਚਰਨਪ੍ਰਭਪਰਸਨ॥ਰਸਨਾਹਰਿਹਰਿ
ਭੋਜਨਿ॥ਤ੍ਰਿਪਤਾਨੀਅਖੀਅਨਕਉਸੰਤੋਖੁਪ੍ਰਭਦਰਸਨ॥੧॥ਰਹਾਉ॥ਕਰਨਿਪੂ
ਰਿਗਾਹਿਓਜਸੁਪ੍ਰੀਤਮਕਲਮਲਦੋਖਸਗਲਮਲਹਰਸਨ॥ਪਾਵਨਧਾਵਨਸੁਆ
ਮੀਸੁਖਪੰਥਾਅੰਗਸੰਗਕਾਇਆਸੰਤਸਰਸਨ॥੧॥ਸਰਨਿਗਹੀਪੂਰਨਅਬਿ
ਨਾਸੀਆਨਉਪਾਵਥਕਿਤਨਹੀਕਰਸਨ॥ਕਰੁਗਹਿਲੀਏਨਾਨਕਜਨਅਪਨੇਅੰ
ਧਘੋਰਸਾਗਰਨਹੀਮਰਸਨ॥੨॥੧੦॥੨੯॥ਕਾਨੜਾਮਹਲਾ੫ ॥ਕੁਹ
ਕਤਕਪਟਖਪਟਖਲਗਰਜਤਮਰਜਤਮੀਚੁਅਨਿਕਬਰੀਆ॥੧॥ਰਹਾਉ॥
ਅਹੰਮਤਅਨਰਤਕੁਮਿਤਹਿਤਪ੍ਰੀਤਮਪੇਖਤਭ੍ਰਮਤਲਾਖਗਰੀਆ॥੧॥ਅਨਿ
ਤਬਿਉਹਾਰਅਚਾਰਬਿਧਿਹੀਨਤਮਮਮਦਮਾਤਕੋਪਜਰੀਆ॥ਕਰੁਣਕ੍ਰਿਪਾ

ਲਗੁਪਾਲਦੀਨਬੰਧੁਨਾਨਕਉਧਰੁਸਰਨਿਪਰੀਆ॥੨॥੧੧॥੩੦॥ਕਾਨੜਾਮਹਲਾ੫
॥ਜੀਅਪ੍ਰਾਨਮਾਨਦਾਤਾ॥ਹਰਿਬਿਸਰਤੇਹੀਹਾਨਿ॥੧॥ਰਹਾਉ॥ਗੋਬਿੰਦਤਿਆਗਿ
ਆਨਲਾਗਹਿਅੰਮ੍ਰਿਤੋਡਾਰਿਭੂਮਿਪਾਗਹਿ॥ਬਿਖੈਰਸਸਿਉਆਸਕਤਮੂੜੇਕਾਹੇਸੁਖ
ਮਾਨਿ॥੧॥ਕਾਮਿਕ੍ਰੋਧਿਲੋਭਿਬਿਆਪਿਓਜਨਮਹੀਕੀਖਾਨਿ॥ਪਤਿਤਪਾਵਨਸਰਨਿ
ਆਇਓਉਧਰੁਨਾਨਕਜਾਨਿ॥੨॥੧੨॥੩੧॥ਕਾਨੜਾਮਹਲਾ੫ ॥ਅਵਿ
ਲੋਕਉਰਾਮਕੋਮੁਖਾਰਬਿੰਦ॥ਖੋਜਤਖੋਜਤਰਤਨੁਪਾਇਓਬਿਸਰੀਸਭਚਿੰਦ॥੧॥
ਰਹਾਉ॥ਚਰਨਕਮਲਰਿਦੈਧਾਰਿ॥ਉਤਰਿਆਦੁਖੁਮੰਦ॥੧॥ਰਾਜਧਨੁਪਰਵਾਰੁਮੇਰੈ
ਸਰਬਸੋਗੋਬਿੰਦ॥ਸਾਧਸੰਗਮਿਲਾਭੁਪਾਇਓਨਾਨਕਫਿਰਿਨਮਰੰਦ॥੨॥੧੩॥੩੨॥

ਕਾਨੜਾਮਹਲਾ੫ ਘਰੁ੫ ੧ਓ ਸਤਿਗੁਰਪ੍ਰਸਾਦਿ॥

ਪ੍ਰਭਪੂਜਹੋਨਾਮੁਅਰਾਧਿ॥ਗੁਰਸਤਿਗੁਰਚਰਨੀਲਾਗਿ॥ਹਰਿਪਾਵਹੁਮਨੁਅਗਾਧਿ॥
ਜਗੁਜੀਤੋਹੋਹੋਗੁਰਕਿਰਪਾਧਿ॥੧॥ਰਹਾਉ॥ਅਨਿਕਪੂਜਾਮੈਬਹੁਬਿਧਿਖੋਜੀਸਾਪੂਜਾ
ਜਿਹਰਿਭਾਵਾਸਿ॥ਮਾਟੀਕੀਇਹਪੁਤਰੀਜੋਰੀਕਿਆਏਹਕਰਮਕਮਾਸਿ॥ਪ੍ਰਭਬਾਹ
ਗਹਿਜਿਸੁਮਾਰਗਿਪਾਵਹੁਸੋਤੁਧੁਜੰਤੀਮਿਲਾਸਿ॥੧॥ਅਵਰਓਟਮੈਕੋਇਨਸੂਝੈਇਕ
ਹਰਿਕੀਓਟਮੈਆਸ॥ਕਿਆਦੀਨੁਕਰੇਅਰਦਾਸਿ॥ਜਉਸਭੁਘਟਿਪ੍ਰਭੂਨਿਵਾਸ॥ਪ੍ਰਭ
ਚਰਨਨਕੀਮਨਿਪਿਆਸ॥ਜਨਨਾਨਕਦਾਸੁਕਹੀਅਤੁਹੈਤੁਮ੍ਹਰਾਹਉਬਲਿਬਲਿਸਦਬ
ਲਿਜਾਸ॥੨॥੧॥੩੩॥

ਕਾਨੜਾਮਹਲਾ੫ ਘਰੁ੬ ੧ਓ ਸਤਿਗੁਰਪ੍ਰਸਾਦਿ॥

ਜਗਤਉਧਾਰਨਨਾਮਪ੍ਰਿਅਤੇਰੈ॥ਨਵਨਿਧਿਨਾਮੁਨਿਧਾਨੁਹਰਿਕੇਰੈ॥ਹਰਿਰੰਗਰੰਗਰੰਗ
ਅਨੂਪੇਰੈ॥ਕਾਹੇਰੇਮਨਮੋਹਿਮਗਨੇਰੈ॥ਨੈਨਹੁਦੇਖੁਸਾਧਦਰਸੇਰੈ॥ਸੋਪਾਵੈਜਿਸੁਲਿਖ
ਤੁਲਿਲਲੇਰੈ॥੧॥ਰਹਾਉ॥ਸੇਵਉਸਾਧਸੰਤਚਰਨੇਰੈ॥ਬਾਂਛਹੁਧੂਰਿਪਵਿਤ੍ਰਕਰੇਰੈ॥
ਅਠਸਠਿਮਜਨਮੈਲੁਕਟੇਰੈ॥ਸਾਸਿਸਾਸਿਧਿਆਵਹੁਮੁਖੁਨਹੀਮੋਰੈ॥ਕਿਛੁਸੰਗਿ
ਨਚਾਲੈਲਾਖਕਰੋਰੈ॥ਪ੍ਰਭਜੀਕੋਨਾਮੁਅੰਤਿਪੁਕਰੋਰੈ॥੧॥ਮਨਸਾਮਾਨਿਏਕਨਿਰੰਕੇਰੈ॥

ਸਗਲਤਿਆਗਿਗੁਰਭਾਉਦੁਜੋਰੈ॥ਕਵਨਕਹਾਂਹਉਗੁਨਪ੍ਰਿਅਤੇਰੈ॥ਬਰਨਿਨਸਾਕਉਏਕ
ਟੁਲੋਰੈ॥ਦਰਸਨਪਿਆਸਬਹੁਤੁਮਨਿਮੋਰੈ॥ਮਿਲੁਨਾਨਕਦੇਵਜਗਤਗੁਰਕੇਰੈ॥੨॥੧॥
੩੪॥ਕਾਨੜਾਮਹਲਾ੫ ॥ਐਸੀਕਉਨਬਿਧੇਦਰਸਨਪਰਸਨਾ॥੧॥ਰਹਾਉ॥
ਆਸਪਿਆਸਸਫਲਮੂਰਤਿਉਮਗਿਹੀਉਤਰਸਨਾ॥੧॥ਦੀਨਲੀਨਪਿਆਸਮੀ
ਨਸੰਤਨਾਹਰਿਸੰਤਨਾ॥ਹਰਿਸੰਤਨਕੀਰੇਨ॥ਹੀਉਅਰਪਿਦੇਨ॥ਪ੍ਰਭਭਏਹੈਕਿਰਪੇਨ॥
ਮਾਨੁਮੋਹੁਤਿਆਗਿਛੋਡਿਓਤਉਨਾਨਕਹਰਿਜੀਉਭੇਟਨਾ॥੨॥੨॥੩੫॥ਕਾਨੜਾਮ
ਹਲਾ੫ ॥ਰੰਗਾਰੰਗਰੰਗਨਕੇਰੰਗਾ॥ਕੀਟਹਸਤਪੂਰਨਸਭਸੰਗਾ॥੧॥ਰਹਾਉ॥
॥ਬਰਤਨੇਮਤੀਰਥਸਹਿਤਗੰਗਾ॥ਜਲੁਹੇਵਤਭੂਖਅਰੁਨੰਗਾ॥ਪੂਜਾਚਾਰਕਰਤਮੇਲੰ
ਗਾ॥ਚਕ੍ਰਕਰਮਤਿਲਕਖਟੰਗਾ॥ਦਰਸਨੁਭੇਟੇਬਿਨੁਸਤਸੰਗਾ॥੧॥ਹਠਿਨਿਗ੍ਰਹਿ
ਅਤਿਰਹਤਬਿਟੰਗਾ॥ਹਉਰੋਗੁਬਿਆਪੈਚੁਕੈਨਭੰਗਾ॥ਕਾਮਕ੍ਰੋਧਅਤਿਤ੍ਰਿਸਨਜਰੰ
ਗਾ॥ਸੋਮੁਕਤੁਨਾਨਕਜਿਸੁਸਤਿਗੁਰੁਚੰਗਾ॥੨॥੩॥੩੬॥

ਕਾਨੜਾਮਹਲਾ੫ ਘਰੁ੭ ੴਸਤਿਗੁਰਪ੍ਰਸਾਦਿ॥

ਤਿਖਬੂਝਿਗਈਗਈਮਿਲਿਸਾਧਜਨਾ॥ਪੰਚਭਾਗੇਚੋਰਸਹਜੇਸੁਖੈਨੋਹਰੇਗੁਨਗਾਵਤੀ
ਗਾਵਤੀਗਾਵਤੀਦਰਸਪਿਆਰਿ॥੧॥ਰਹਾਉ॥ਜੈਸੀਕਰੀਪ੍ਰਭਮੋਸਿਉਮੋਸਿਉਐਸੀ
ਹਉਕੈਸੇਕਰਉ॥ਹੀਉਤੁਮਾਰੇਬਲਿਬਲੇਬਲਿਬਲੇਬਲਿਗਈ॥੧॥ਪਹਿਲੇਪੈਸੰ
ਤਪਾਇਧਿਆਇਧਿਆਇਪ੍ਰੀਤਿਲਾਇ॥ਪ੍ਰਭਥਾਨੁਤੇਰੋਕੇਹਰੋਜਿਤੁਜੰਤਨਕਰਿਬੀ
ਚਾਰੁ॥ਅਨਿਕਦਾਸਕੀਰਤਿਕਰਹਿਤੁਹਾਰੀ॥ਸੋਈਮਿਲਿਓਜੋਭਾਵਤੋਜਨਨਾਨਕਠਾਕੁ
ਰਰਹਿਓਸਮਾਇ॥ਏਕਤੂਹੀਤੂਹੀਤੂਹੀ॥੨॥੧॥੩੭॥

ਕਾਨੜਾਮਹਲਾ੫ ਘਰੁ੮ ੴਸਤਿਗੁਰਪ੍ਰਸਾਦਿ॥

ਤਿਆਗੀਐਗੁਮਾਨੁਮਾਨੁਪੇਖਤਾਦਇਆਲਲਾਲਹਾਂਹਾਂਮਨਚਰਨਰੇਨ॥੧॥ਰਹਾਉ
॥ਹਰਿਸੰਤਮੰਤਗੁਪਾਲਗਿਆਨਧਿਆਨ॥੧॥ਹਿਰਦੈਗੋਬਿੰਦਗਾਇਚਰਨਕਮਲ
ਪ੍ਰੀਤਿਲਾਇਦੀਨਦਇਆਲਮੋਹਨਾ॥ਕ੍ਰਿਪਾਲਦਇਆਮਇਆਧਾਰਿ॥ਨਾਨਕੁ
ਮਾਗੈਨਾਮੁਦਾਨੁ॥ਤਜਿਮੋਹੁਭਰਮੁਸਗਲਅਭਿਮਾਨੁ॥੨॥੧॥੩੮॥ਕਾਨੜਾਮਹ

ਲਾ੫ ॥ਪ੍ਰਭਕਹਨਮਲਨਦਹਨਲਹਨਗੁਰਮਿਲੇਆਨਨਹੀਉਪਾਉ॥੧॥
ਰਹਾਉ॥ਤਟਨਖਟਨਜਟਨਹੋਮਨਨਾਹੀਡੰਡਧਾਰਸੁਆਉ॥੧॥ਜਤਨਭਾਂਤਨਤਪਨਭ੍ਰ ੬੧੪
ਮਨਅਨਿਕਕਥਨਕਥਤੇਨਹੀਥਾਹਪਾਈਠਾਉ॥ਸੋਧਿਸਗਰਸੋਧਨਾਸੁਖੁਨਾਨਕਾਭਜੁ
ਨਾਉ॥੨॥੨॥੩੯॥

ਕਾਨੜਾਮਹਲਾ੫ ਘਰੁ੯ ੴਸਤਿਗੁਰਪ੍ਰਸਾਦਿ॥

ਪਤਿਤਪਾਵਨੁਭਗਤਿਬਛਲੁਭੈਹਰਨਤਾਰਨਤਰਨ॥੧॥ਰਹਾਉ॥ਨੈਨਤਿਪਤੇਦਰਸੁ
ਪੇਖਿਜਸੁਤੋਖਿਸੁਨਤਕਰਨ॥੧॥ਪ੍ਰਾਨਨਾਥਅਨਾਥਦਾਤੇਦੀਨਗੋਬਿਦਸਰਨ॥ਆਸ
ਪੂਰਨਦੁਖਬਿਨਾਸਨਗਹੀਓਟਨਾਨਕਹਰਿਚਰਨ॥੨॥੧॥੪੦॥ਕਾਨੜਾਮਹਲਾ੫
॥ਚਰਨਸਰਨਦਇਆਲਠਾਕੁਰਆਨਨਾਹੀਜਾਇ॥ਪਤਿਤਪਾਵਨਬਿਰਦੁਸੁਆ
ਮੀਉਧਰਤੇਹਰਿਧਿਆਇ॥੧॥ਰਹਾਉ॥ਸੈਸਾਰਗਾਰਬਿਕਾਰਸਾਗਰਪਤਿਤਮੋਹਮਾਨ
ਅੰਧ॥ਬਿਕਲਮਾਇਆਸੰਗਿਧੰਧ॥ਕਰੁਗਹੇਪ੍ਰਭਆਪਿਕਾਢਹੁਰਾਖਿਲੇਹੁਗੋਬਿੰ
ਦਰਾਇ॥੧॥ਅਨਾਥਨਾਥਸਨਾਥਸੰਤਨਕੋਟਿਪਾਪਬਿਨਾਸ॥ਮਨਿਦਰਸਨੈਕੀਪਿਆ
ਸ॥ਪ੍ਰਭਪੂਰਨਗੁਨਤਾਸ॥ਕ੍ਰਿਪਾਲਦਇਆਲਗੁਪਾਲਨਾਨਕਹਰਿਰਸਨਾਗੁਨਗਾ
ਇ॥੨॥੨॥੪੧॥ਕਾਨੜਾਮਹਲਾ੫ ॥ਵਾਰਿਵਾਰਉਅਨਿਕਡਾਰਉ॥ਸੁਖ
ਪ੍ਰਿਅਸੁਹਾਗਪਲਕਰਾਤ॥੧॥ਰਹਾਉ॥ਕਨਿਕਮੰਦਰਪਾਟਸੇਜਸਖੀਮੋਹਿਨਾਹਿਇ
ਨਸਿਉਤਾਤ॥੧॥ਮੁਕਤਲਾਲਅਨਿਕਭੋਗਬਿਨੁਨਾਮਨਾਨਕਹਾਤ॥ਰੂਖੋਭੋਜਨੁਭੂ
ਮਿਸੈਨਸਖੀਪ੍ਰਿਅਸੰਗਿਸੂਖਿਬਿਹਾਤ॥੨॥੩॥੪੨॥ਕਾਨੜਾਮਹਲਾ੫ ॥
ਅਹੰਤੋਰੋਮੁਖੁਜੋਰੋ॥ਗੁਰੁਗੁਰੁਕਰਤਮਨੁਲੋਰੋ॥ਪ੍ਰਿਅਪ੍ਰੀਤਿਪਿਆਰੋਮੋਰੋ॥੧॥ਰਹਾਉ
॥ਗ੍ਰਿਹਿਸੇਜਸੁਹਾਵੀਆਗਨਿਚੈਨਾਤੋਰੋਰੀਤੋਰੋਪੰਚਦੂਤਨਸਿਉਸੰਗੁਤੋਰੋ॥੧॥ਆ
ਇਨਜਾਇਬਸੇਨਿਜਆਸਨਿਊਂਧਕਮਲਬਿਗਸੋਰੋ॥ਛੁਟਕੀਹਉਮੈਸੋਰੋ॥ਗਾਇ
ਓਰੀਗਾਇਓਪ੍ਰਭਨਾਨਕਗੁਨੀਗਹੇਰੋ॥੨॥੪॥੪੩॥ਕਾਨੜਾਮਃ੫ ॥ਤਾਂਤੇਜਾ
ਪਿਮਨਾਹਰਿਜਾਪਿ॥ਜੋਸੰਤਬੇਦਕਹਤਪੰਥੁਗਾਖਰੋਮੋਹਮਗਨਅਹੰਤਾਪ॥ਰਹਾਉ॥
ਜੋਰਾਤੇਮਾਤੇਸੰਗਿਬਪੁਰੀਮਾਇਆਮੋਹਸੰਤਾਪ॥੧॥ਨਾਮੁਜਪਤਸੋਊਜਨੁਉਧਰੈਜਿ

ਸਾਹਿਓੁਧਾਰਹੁਆਪਾ॥ਬਿਨਸਿਜਾਇਮੋਹਭੈਭਰਮਾਨਾਨਕਸੰਤਪ੍ਰਤਾਪਾ॥੨॥੫॥੪੪
॥
ਕਾਨੜਾਮਹਲਾ੫ ਘਰੁ੧੦ ੧ੴਸਤਿਗੁਰਪ੍ਰਸਾਦਿ॥
ਐਸੋਦਾਨੁਦੇਹੁਜੀਸੰਤਹੁਜਾਤਜੀਉਬਲਿਹਾਰਿ॥ਮਾਨਮੋਹੀਪੰਚਦੋਹੀਉਰਝਿਨਿਕਟਿ
ਬਸਿਓਤਾਕੀਸਰਨਿਸਾਧੂਆਦੂਤਸੰਗੁਨਿਵਾਰਿ॥੧॥ਰਹਾਉ॥ਕੋਟਿਜਨਮਜੋਨਿਭ੍ਰਮਿ
ਓਹਾਰਿਪਰਿਓਦੁਆਰਿ॥੧॥ਕ੍ਰਿਪਾਗੋਬਿੰਦਭਈਮਿਲਿਓਨਾਮੁਅਧਾਰੁ॥ਦੁਲਭਜ
ਨਮੁਸਫਲੁਨਾਨਕਭਵਉਤਾਰਿਪਾਰਿ॥੨॥੧॥੪੫॥
ਕਾਨੜਾਮਹਲਾ੫ ਘਰੁ੧੧ ੧ੴਸਤਿਗੁਰਪ੍ਰਸਾਦਿ॥
ਸਹਜਸੁਭਾਏਆਪਨਆਏ॥ਕਛੂਨਜਾਨੈਕਛੂਦਿਖਾਏ॥ਪ੍ਰਭੁਮਿਲਿਓਸੁਖਬਾਲੇ
ਭੋਲੇ॥੧॥ਰਹਾਉ॥ਸੰਜੋਗਿਮਿਲਾਏਸਾਧਸੰਗਾਏ॥ਕਤਹੂਨਜਾਏਘਰਹਿਬਸਾਏ॥
ਗੁਨਨਿਧਾਨੁਪ੍ਰਗਟਿਓਇਹਚੋਲੈ॥੧॥ਚਰਨਲੁਭਾਏਆਨਤਜਾਏ॥ਥਾਨਥਨਾਏਸ
ਰਬਸਮਾਏ॥ਰਸਕਿਰਸਕਿਨਾਨਕੁਗੁਨਬੋਲੈ॥੨॥੧॥੪੬॥ਕਾਨੜਾਮਹਲਾ੫
॥ਗੋਬਿੰਦਠਾਕੁਰਮਿਲਨਦੁਰਾਈ॥ਪਰਮਿਤਿਰੂਪੁਅਗੰਮਅਗੋਚਰਰਹਿ
ਓਸਰਬਸਮਾਈ॥੧॥ਰਹਾਉ॥ਕਹਨਿਭਵਨਿਨਾਹੀਪਾਇਓਪਾਇਓਅਨਿਕਉਕ
ਤਿਚਤੁਰਾਈ॥੧॥ਜਤਨਜਤਨਅਨਿਕਉਪਾਵਰੇਤਉਮਿਲਿਓਜਉਕਿਰਪਾਈ
॥ਪ੍ਰਭੂਦਇਆਰਕ੍ਰਿਪਾਰਕ੍ਰਿਪਾਨਿਧਿਜਨਨਾਨਕਸੰਤਰੇਨਾਈ॥੨॥੨॥੪੭॥ਕਾਨ
ੜਾਮਹਲਾ੫ ॥ਮਾਈਸਿਮਰਤਰਾਮਰਾਮਰਾਮ॥ਪ੍ਰਭਬਿਨਾਨਾਹੀਹੋਰੁ॥ਚਿਤ
ਵਉਚਰਨਾਰਬਿੰਦਸਾਸਨਨਿਸਿਭੋਰ॥੧॥ਰਹਾਉ॥ਲਾਇਪ੍ਰੀਤਿਕੀਨਆਪਨਤੂਟ
ਤਨਹੀਜੋਰੁ॥ਪ੍ਰਾਨਮਨੁਧਨੁਸਰਬਸੋੁਹਰਿਗੁਨਨਿਧੇਸੁਖਮੋਰ॥੧॥ਈਤਊਤਰਾਮਪੂ
ਰਨੁਨਿਰਖਤਰਿਦਖੋਰਿ॥ਸੰਤਸਰਨਤਰਨਨਾਨਕਬਿਨਸਿਓਦੁਖੁਘੋਰ॥੨॥੩॥
੪੮॥ਕਾਨੜਾਮਹਲਾ੫ ॥ਜਨਕੋਪ੍ਰਭੁਸੰਗੇਅਸਨੇਹੁ॥ਸਾਜਨੋਤੂਮੀਤੁ
ਮੇਰਾਗ੍ਰਿਹਿਤੇਰੈਸਭੁਕੇਹੁ॥੧॥ਰਹਾਉ॥ਮਾਨਮਾਗਉਤਾਨੁਮਾਗਉਧਨੁਲਖਮੀਸੁ
ਤਦੇਹ॥੧॥ਮੁਕਤਿਜੁਗਤਿਭੁਗਤਿਪੂਰਨਪਰਮਾਨੰਦਪਰਮਨਿਧਾਨ॥ਭੈਭਾਇ

ਭਗਤਿਨਿਹਾਲਨਾਨਕਸਦਸਦਕੁਰਬਾਨ॥੨॥੪॥੪੯॥ਕਾਨੜਾਮਹਲਾ੫ ॥ਕਰਤ
ਕਰਤਚਰਚਚਰਚਚਰਚਰੀ॥ਜੋਗਧਿਆਨਭੇਖਗਿਆਨਫਿਰਤਫਿਰਤਧਰਤਧਰਤਧ
ਰਚਰੀ॥੧॥ਰਹਾਉ॥ਅਹੰਅਹੰਅਹੈਅਵਰਮੂੜਮੂੜਮੂੜਬਵਰਈ॥ਜਤਿਜਾਤਜਾ
ਤਜਾਤਸਦਾਸਦਾਸਦਾਸਦਾਕਾਲਹਈ॥੧॥ਮਾਨੁਮਾਨੁਮਾਨੁਤਿਆਗਿਮਿਰਤੁਮਿਰਤੁ
ਨਿਕਟਿਨਿਕਟਿਸਦਾਹਈ॥ਹਰਿਹਰੇਹਰੇਭਾਜੁਕਹਤੁਨਾਨਕੁਸੁਨਹੁਰੇਮੂੜਬਿਨੁਭਜਨ
ਭਜਨਭਜਨਅਹਿਲਾਜਨਮੁਗਈ॥੨॥੫॥੫੦॥੧੨॥੬੨॥
ਕਾਨੜਾਅਸਟਪਦੀਆਮਹਲਾ੪ ਘਰੁ੧ ੧ੴਸਤਿਗੁਰਪ੍ਰਸਾਦਿ॥
ਜਪਿਮਨਰਾਮਨਾਮੁਸੁਖੁਪਾਵੈਗੋ॥ਜਿਉਜਿਉਜਪੈਤਿਵੈਸੁਖੁਪਾਵੈਸਤਿਗੁਰੁਸੇਵਿਸਮਾਵੈ
ਗੋ॥੧॥ਰਹਾਉ॥ਭਗਤਜਨਾਂਕੀਖਿਨੁਖਿਨੁਲੋਚਾਨਾਮੁਜਪਤਸੁਖੁਪਾਵੈਗੋ॥ਅਨਰਸਸਾਦਗ
ਏਸਭਨੀਕਰਿਬਿਨੁਨਾਵੈਕਿਛੁਨਸੁਖਾਵੈਗੋ॥੧॥ਗੁਰਮਤਿਹਰਿਹਰਿਮੀਠਾਲਾਗਾਗੁਰੁਮੀਠੇ
ਬਚਨਕਢਾਵੈਗੋ॥ਸਤਿਗੁਰਬਾਣੀਪੁਰਖੁਪੁਰਖੋਤਮਬਾਣੀਸਿਉਚਿਤੁਲਾਵੈਗੋ॥੨॥ਗੁਰ
ਬਾਣੀਸੁਨਤਮੇਰਾਮਨੁਦ੍ਰਵਿਆਮਨੁਭੀਨਾਨਿਜਘਰਿਆਵੈਗੋ॥ਤਹਅਨਹਤਧੁਨੀਬਾਜਹਿ
ਤਬਾਜੇਨੀਝਰਧਾਰਚੁਆਵੈਗੋ॥੩॥ਰਾਮਨਾਮੁਇਕੁਤਿਲਤਿਲਗਾਵੈਮਨੁਗੁਰਮਤਿਨਾ
ਮਿਸਮਾਵੈਗੋ॥ਨਾਮੁਸੁਣੈਨਾਮੋਮਨਿਭਾਵੈਨਾਮੇਹੀਤ੍ਰਿਪਤਾਵੈਗੋ॥੪॥ਕਨਿਕਕਨਿਕਪਹਿਰੇ
ਬਹੁਰੰਗਨਾਕਾਪਰਭਾਂਤਿਬਨਾਵੈਗੋ॥ਨਾਮਬਿਨਾਸਭਿਫੀਕਫਿਕਾਨੇਜਨਮਿਮਰੈਫਿਰਿਆ
ਵੈਗੋ॥੫॥ਮਾਇਆਪਟਲਪਟਲਹੈਭਾਰੀਘਰੁਘੂਮਨਿਘੇਰਿਘੁਲਾਵੈਗੋ॥ਪਾਪਬਿਕਾ
ਰਮਨੂਰਸਭਿਭਾਰੇਬਿਖੁਦੁਤਰੁਤਰਿਓਨਜਾਵੈਗੋ॥੬॥ਭਉਬੈਰਾਗੁਭਇਆਹੈਬੋਹਿਥੁ
ਗੁਰੁਖੇਵਟੁਸਬਦਿਤਰਾਵੈਗੋ॥ਰਾਮਨਾਮੁਹਰਿਭੇਟੀਐਹਰਿਰਾਮੈਨਾਮਿਸਮਾਵੈਗੋ॥੭॥
॥ਅਗਿਆਨਿਲਾਇਸਵਾਲਿਆਗੁਰਗਿਆਨੈਲਾਇਜਗਾਵੈਗੋ॥ਨਾਨਕਭਾਣੈਆ
ਪਣੈਜਿਉਭਾਵੈਤਿਵੈਚਲਾਵੈਗੋ॥੮॥੧॥ਕਾਨੜਾਮਹਲਾ੪ ॥ਜਪਿਮਨਹਰਿ
ਹਰਿਨਾਮੁਤਰਾਵੈਗੋ॥ਜੋਜੋਜਪੈਸੋਈਗਤਿਪਾਵੈਜਿਉਧ੍ਰੂਪ੍ਰਹਿਲਾਦੁਸਮਾਵੈਗੋ॥੧॥ਰਹਾਉ॥
ਕ੍ਰਿਪਾਕ੍ਰਿਪਾਕ੍ਰਿਪਾਕਰਿਹਰਿਜੀਉਕਰਿਕਿਰਪਾਨਾਮਿਲਗਾਵੈਗੋ॥ਕਰਿਕਿਰਪਾਸਤਿਗੁ

ਗੁਰਿਮੇਲਾਵਹੁਮਿਲਿਸਤਿਗੁਰਨਾਮੁਧਿਆਵੈਗੋ॥੧॥ਜਨਮਜਨਮਕੀਹਉਮੈਮਲੁਲਾਗੀ
ਮਿਲਿਸੰਗਤਿਮਲੁਲਹਿਜਾਵੈਗੋ॥ਜਿਉਲੋਹਾਤਰਿਓਸੰਗਿਕਾਸਟਲਗਿਸਬਦਿਗੁ
ਰੂਹਰਿਪਾਵੈਗੋ॥੨॥ਸੰਗਤਿਸੰਤਮਿਲਹੁਸਤਸੰਗਤਿਮਿਲਿਸੰਗਤਿਹਰਿਰਸੁਆਵੈਗੋ
॥ਬਿਨੁਸੰਗਤਿਕਰਮਕਰੈਅਭਿਮਾਨੀਕਢਿਪਾਣੀਚੀਕੜੁਪਾਵੈਗੋ॥੩॥ਭਗਤਜਨਾਕੇ
ਹਰਿਰਖਵਾਰੇਜਨਹਰਿਰਸੁਮੀਠਲਗਾਵੈਗੋ॥ਖਿਨੁਖਿਨੁਨਾਮੁਦੇਇਵਡਿਆਈਸਤਿ
ਗੁਰ ਉਪਦੇਸਿਸਮਾਵੈਗੋ॥੪॥ਭਗਤਜਨਾਕਉਸਦਾਨਿਵਿਰਹੀਐਜਨਨਿਵਹਿ
ਤਾਫਲਗੁਨਪਾਵੈਗੋ॥ਜੋਨਿੰਦਾਦੁਸਟਕਰਹਿਭਗਤਾਕੀਹਰਨਾਖਸਜਿਉਪਚਿਜਾ
ਵੈਗੋ॥੫॥ਬ੍ਰਹਮਕਮਲਪੁਤੁਮੀਨਬਿਆਸਾਤਪੁਤਾਂਪਨਪੂਜਕਰਾਵੈਗੋ॥ਜੋਜੋਭਗ
ਤੁਹੋਇਸੋਪੂਜਹੁਭਰਮਨਭਰਮੁਚੁਕਾਵੈਗੋ॥੬॥ਜਾਤਨਜਾਤਿਦੇਖਿਮਤਭਰਮਹੁਸੁਕ
ਜਨਕਪਗੀਲਗਿਧਿਆਵੈਗੋ॥ਜੂਠਨਜੂਠਿਪਈਸਿਰਊਪਰਿਖਿਨੁਮਨੂਆਤਿਲੁ
ਨਡੁਲਾਵੈਗੋ॥੭॥ਜਨਕਜਨਕਬੈਠੇਸਿੰਘਾਸਨਿਨਉਮੁਨੀਧੂਰਿਲੈਲਾਵੈਗੋ॥ਨਾ
ਨਕਕ੍ਰਿਪਾਕ੍ਰਿਪਾਕਰਿਠਾਕੁਰਮੈਦਾਸਨਿਦਾਸਕਰਾਵੈਗੋ॥੮॥੨॥ਕਾਨੜਾਮਹਲਾ੪
॥ਮਨੁਗੁਰਮਤਿਰਸਿਗੁਨਗਾਵੈਗੋ॥ਜਿਹਵਾਏਕਹੋਇਲਖਕੋਟੀਲਖਕੋਟੀ
ਕੋਟਿਧਿਆਵੈਗੋ॥੧॥ਰਹਾਉ॥ਸਹਸਫਨੀਜਪਿਓਸੇਖਨਾਗੈਹਰਿਜਪਤਿਆਅੰਤੁ
ਨਪਾਵੈਗੋ॥ਤੂਅਥਾਹੁਅਤਿਅਗਮੁਅਗਮੁਹੈਮਤਿਗੁਰਮਤਿਮਨੁਠਹਰਾਵੈਗੋ॥
੧॥ਜਿਨਤੂਜਪਿਓਤੇਈਜਨਨੀਕੇਹਰਿਜਪਤਿਅਹੁਕਉਸੁਖੁਪਾਵੈਗੋ॥ਬਿਦਰਦਾ
ਸੀਸੁਤਛੋਕਛੋਹਰਾਕ੍ਰਿਸਨੁਅੰਕਿਗਲਿਲਾਵੈਗੋ॥੨॥ਜਲਤੇਓਪਤਿਭਈਹੈਕਾ
ਸਟਕਾਸਟਅੰਗਿਤਰਾਵੈਗੋ॥ਰਾਮਜਨਾਹਰਿਆਪਿਸਵਾਰੇਅਪਨਾਬਿਰਦੁਰਖਾਵੈ
ਗੋ॥੩॥ਹਮਪਾਥਰਲੋਹਲੋਹਬਡਪਾਥਰਗੁਰਸੰਗਤਿਨਾਵਤਰਾਵੈਗੋ॥ਜਿਉਸ
ਤਸੰਗਤਿਤਰਿਓਜੁਲਾਹੋਸੰਤਜਨਾਮਨਿਭਾਵੈਗੋ॥੪॥ਖਰੇਖਰੋਏਬੈਠਤਊਠਤ
ਮਾਰਗਿਪੰਥਿਧਿਆਵੈਗੋ॥ਸਤਿਗੁਰਬਚਨਬਚਨਹੈਸਤਿਗੁਰਪਾਧਰੁਮੁਕਤਿਜ
ਨਾਵੈਗੋ॥੫॥ਸਾਸਨਿਸਾਸਿਸਾਸਿਬਲੁਪਾਈਹੈਨਿਹਸਾਸਨਿਨਾਮੁਧਿਆਵੈਗੋ॥
ਗੁਰਪਰਸਾਦੀਹਉਮੈਬੂਝੈਤੌਗੁਰਮਤਿਨਾਮਿ ਸਮਾਵੈਗੋ॥੬॥ਸਤਿਗੁਰੁਦਾਤਾ

ਜੀਅਜੀਅਨਕੋਭਾਗਹੀਨਨਹੀਭਾਵੈਗੋ॥ਫਿਰਿਏਹਵੇਲਾਹਾਥਿਨਆਵੈਪਰਤਾਪੈ
ਪਛੁਤਾਵੈਗੋ॥੭॥ਜੇਕੋਭਲਾਲੋੜੈਭਲਅਪਨਾਗੁਰਆਗੈਢਹਿਢਹਿਪਾਵੈਗੋ॥ਨਾ ੬੭੬
ਨਕਦਇਆਦਇਆਕਰਿਠਾਕੁਰਮੈਸਤਿਗੁਰਭਸਮਲਗਾਵੈਗੋ॥੮॥੩॥ਕਾਨੜਾ
ਮਹਲਾ੪ ॥ਮਨੁਹਰਿਰੰਗਿਰਾਤਾਗਾਵੈਗੋ॥ਭੈਭੈਤ੍ਰਾਸਭਏਹੈਨਿਰਮਲਗੁਰਮ
ਤਿਲਾਗਿਲਗਾਵੈਗੋ॥੧॥ਰਹਾਉ॥ਹਰਿਰੰਗਿਰਾਤਾਸਦਬੈਰਾਗੀਹਰਿਨਿਕਟਿਤਿ
ਨਾਘਰਿਆਵੈਗੋ॥ਤਿਨਕੀਪੰਕਮਿਲੈਤਾਂਜੀਵਾਕਰਿਕਿਰਪਾਆਪਿਦਿਵਾਵੈਗੋ॥
੧॥ਦੁਬਿਧਾਲੋਭਿਲਗੇਹੈਪ੍ਰਾਣੀਮਨਿਕੋਰੈਰੰਗੁਨਆਵੈਗੋ॥ਫਿਰਿਉਲਟਿਓਜਨ
ਮੁਹੋਵੈਗੁਰਬਚਨੀਗੁਰੁਪੁਰਖੁਮਿਲੈਰੰਗੁਲਾਵੈਗੋ॥੨॥ਇੰਦ੍ਰੀਦਸੇਦਸੇਫੁਨਿਧਾਵ
ਤ੍ਰੈਗੁਣੀਆਖਿਨੁਨਟਿਕਾਵੈਗੋ॥ਸਤਿਗੁਰਪਰਚੈਵਸਗਤਿਆਵੈਮੋਖਮੁਕਤਿਸੋ
ਪਾਵੈਗੋ॥੩॥ਓਅੰਕਾਰਿਏਕੋਰਵਿਰਹਿਆਸਭੁਏਕਸਮਾਹਿਸਮਾਵੈਗੋ॥ਏਕੋਰੂਪੁ
ਏਕੋਬਹੁਰੰਗੀਸਭੁਏਕਤੁਬਚਨਿਚਲਾਵੈਗੋ॥੪॥ਗੁਰਮੁਖਿਏਕੋਏਕੁਪਛਾਤਾਗੁ
ਰਮੁਖਿਹੋਇਲਖਾਵੈਗੋ॥ਗੁਰਮੁਖਿਜਾਇਮਿਲੈਨਿਜਮਹਲੀਅਨਹਦਸਬਦੁਬ
ਜਾਵੈਗੋ॥੫॥ਜੀਅਜੰਤਸਭਸਿਸਟਿਉਪਾਈਗੁਰਮੁਖਿਸੋਭਾਪਾਵੈਗੋ॥ਬਿਨੁਗੁਰ
ਭੇਟੇਕੋਮਹਲੁਨਪਾਵੈਆਇਜਾਇਦੁਖੁਪਾਵੈਗੋ॥੬॥ਅਨੇਕਜਨਮਵਿਛੁੜੇਮੇਰੇ
ਪ੍ਰੀਤਮਕਰਿਕਿਰਪਾਗੁਰੂਮਿਲਾਵੈਗੋ॥ਸਤਿਗੁਰਮਿਲਤਮਹਾਸੁਖੁਪਾਇਆਮ
ਤਿਮਲੀਨਬਿਗਸਾਵੈਗੋ॥੭॥ਹਰਿਹਰਿਕ੍ਰਿਪਾਕਰਹੁਜਗਜੀਵਨਮੈਸਰਧਾਨਾ
ਮਿਲਗਾਵੈਗੋ॥ਨਾਨਕਗੁਰੂਗੁਰੂਹੈਸਤਿਗੁਰੁਮੈਸਤਿਗੁਰੁਸਰਨਿਮਿਲਾਵੈਗੋ॥੮॥
੪॥ਕਾਨੜਾਮਹਲਾ੪ ॥ਮਨਗੁਰਮਤਿਚਾਲਚਲਾਵੈਗੋ॥ਜਿਉਮੈਗਲੁਮਸ
ਤੁਦੀਜੈਤਲਿਕੁੰਡੇਗੁਰਅੰਕਸੁਸਬਦੁਦ੍ਰਿੜਾਵੈਗੋ॥੧॥ਰਹਾਉ॥ਚਲਤੌਚਲੈਚ
ਲੈਦਹਦਹਦਿਸਿਗੁਰੁਰਾਖੈਹਰਿਲਿਵਲਾਵੈਗੋ॥ਸਤਿਗੁਰੁਸਬਦੁਦੇਇਰਿਦ
ਅੰਤਰਿਮੁਖਿਅੰਮ੍ਰਿਤੁਨਾਮੁਚੁਆਵੈਗੋ॥੧॥ਬਿਸੀਅਰਬਿਸੂਭਰੇਹੈਪੂਰਨਗੁਰੁਗ
ਰੁੜਸਬਦੁਮੁਖਿਪਾਵੈਗੋ॥ਮਾਇਆਭੁਇਅੰਗਤਿਸੁਨੇੜਿਨਆਵੈਬਿਖੁਝਾਰਿਝਾ
ਰਿਲਿਵਲਾਵੈਗੋ॥੨॥ਸੁਆਨੁਲੋਭੁਨਗਰਮਹਿਸਬਲਾਗੁਰੁਖਿਨਮਹਿਮਾਰਿਕ

ਛਡਾਵੈਗੋ॥ਸਤੁਸੰਤੋਖੁਧਰਮੁਆਨਿਰਾਖੇਹਰਿਨਗਰੀਹਰਿਗੁਨਗਾਵੈਗੋ॥੩॥ਪੰਕਜਮੋ
ਹਨਿਘਰਤੁਹੈਪ੍ਰਾਣੀਗੁਰੁਨਿਘਰਤਕਾਢਿਕਢਾਵੈਗੋ॥ਤ੍ਰਾਹਿਤ੍ਰਾਹਿਸਰਨਿਜਨਆਏਗੁਰੁ
ਹਾਥੀਦੇਨਿਕਲਾਵੈਗੋ॥੪॥ਸੁਪਨੰਤਰੁਸੰਸਾਰੁਸਭੁਬਾਜੀਸਭੁਬਾਜੀਖੇਲੁਖਿਲਾਵੈਗੋ
॥ਲਾਹਾਨਾਮੁਗੁਰਮਤਿਲੈਚਾਲਹੁਹਰਿਦਰਗਹਪੈਧਾਜਾਵੈਗੋ॥੫॥ਹਉਮੈਕਰੈਕਰਾਵੈ
ਹਉਮੈਪਾਪਕੋਇਲੇਆਨਿਜਮਾਵੈਗੋ॥ਆਇਆਕਾਲੁਦੁਖਦਾਈਹੋਏਜੇਬੀਜੇਸੋਖ
ਵਲਾਵੈਗੋ॥੬॥ਸੰਤਹੁਰਾਮਨਾਮੁਧਨੁਸੰਚਹੁਲੈਖਰਚੁਚਲੇਪਤਿਪਾਵੈਗੋ॥ਖਾਇਖ
ਰਚਿਦੇਵਹਿਬਹੁਤੇਰਾਹਰਿਦੇਦੇਤੋਟਿਨਆਵੈਗੋ॥੭॥ਰਾਮਨਾਮਧਨੁਹੈਰਿਦਅੰਤਰਿਧ
ਨੁਗੁਰਸਰਣਾਈਪਾਵੈਗੋ॥ਨਾਨਕਦਇਆਦਇਆਕਰਿਦੀਨੀਦੁਖੁਦਾਲਦੁਭੰਜਿ
ਸਮਾਵੈਗੋ॥੮॥੫॥ਕਾਨੜਾਮਹਲਾ੪ ॥ਮਨੁਸਤਿਗੁਰਸਰਨਿਧਿਆਵੈਗੋ
॥ਲੋਹਾਹਿਰਨੁਹੋਵੈਸੰਗਿਪਾਰਸਗੁਨੁਪਾਰਸਕੋਹੋਇਆਵੈਗੋ॥੧॥ਰਹਾਉ॥ਸਤਿਗੁਰ
ਮਹਾਪੁਰਖੁਹੈਪਾਰਸੁਜੋਲਾਗੈਸੋਫਲੁਪਾਵੈਗੋ॥ਜਿਉਗੁਰਉਪਦੇਸਿਤਰੇਪ੍ਰਹਿਲਾਦ
ਗੁਰੁਸੇਵਕਪੈਜਰਖਾਵੈਗੋ॥੧॥ਸਤਿਗੁਰਬਚਨੁਬਚਨੁਹੈਨੀਕੋਗੁਰਬਚਨੀਅੰਮ੍ਰਿਤੁ
ਪਾਵੈਗੋ॥ਜਿਉਅੰਬਰੀਕਿਅਮਰਾਪਦਪਾਏਸਤਿਗੁਰਮੁਖਬਚਨਧਿਆਵੈਗੋ॥੨
॥ਸਤਿਗੁਰਸਰਨਿਸਰਨਿਮਨਿਭਾਈਸੁਧਾਸੁਧਾਕਰਿਧਿਆਵੈਗੋ॥ਦਇਆਲਦੀਨ
ਭਏਹੈਸਤਿਗੁਰਹਰਿਮਾਰਗੁਪੰਥੁਦਿਖਾਵੈਗੋ॥੩॥ਸਤਿਗੁਰਸਰਨਿਪਏਸੇਥਾਪੇਤਿ
ਨਰਾਖਨਕਉਪ੍ਰਭੁਆਵੈਗੋ॥ਜੇਕੋਸਰੁਸੰਧੈਜਨਊਪਰਿਫਿਰਿਉਲਟੋਤਿਸੈਲਗਾਵੈਗੋ
॥੪॥ਹਰਿਹਰਿਹਰਿਹਰਿਹਰਿਸਰੁਸੇਵਹਿਤਿਨਦਰਗਹਮਾਨੁਦਿਵਾਵੈਗੋ॥ਗੁਰਮਤਿ
ਗੁਰਮਤਿਗੁਰਮਤਿਧਿਆਵਹਿਹਰਿਗਲਿਮਿਲਿਮੇਲਿਮਿਲਾਵੈਗੋ॥੫॥ਗੁਰਮੁਖਿ
ਨਾਦੁਬੇਦੁਹੈਗੁਰਮੁਖਿਗੁਰਪਰਚੈਨਾਮੁਧਿਆਵੈਗੋ॥ਹਰਿਹਰਿਰੂਪੁਹਰਿਰੂਪੋਹੋਵੈਹਰਿ
ਜਨਕਉਪੂਜਕਰਾਵੈਗੋ॥੬॥ਸਾਕਤਨਰਸਤਿਗੁਰੁਨਹੀਕੀਆਤੇਬੇਮੁਖਹਰਿਭਰਮਾ
ਵੈਗੋ॥ਲੋਭਲਹਰਿਸੁਆਨਕੀਸੰਗਤਿਬਿਖੁਮਾਇਆਕਰੰਗਿਲਗਾਵੈਗੋ॥੭॥
ਰਾਮਨਾਮੁਸਭਜਗਕਾਤਾਰਕੁਲਗਿਸੰਗਤਿਨਾਮੁਧਿਆਵੈਗੋ॥ਨਾਨਕਰਾਖੁਰਾਖੁਪ੍ਰ
ਭਮੇਰੇਸਤਸੰਗਤਿਰਾਖਿਸਮਾਵੈਗੋ॥੮॥੬॥ ਛਕਾ੧

ਕਾਨੜਾਛੰਤਮਹਲਾ੫ ੴਸਤਿਗੁਰਪ੍ਰਸਾਦਿ॥ ੬੧੧
ਸੇਉਧਰੇਜਿਨਰਾਮਧਿਆਏ॥ਜਤਨਮਾਇਆਕੇਕਾਮਿਨਆਏ॥ਰਾਮਧਿਆਏਸਭਿ
ਫਲਪਾਏਧਨਿਧੰਨਿਤੇਬਡਭਾਗੀਆ॥ਸਤਸੰਗਿਜਾਗੇਨਾਮਿਲਾਗੇਏਕਸਿਉਲਿਵ
ਲਾਗੀਆ॥ਤਜਿਮਾਨਮੋਹਬਿਕਾਰਸਾਧੂਲਗਿਤਰਉਤਿਨਕੈਪਾਏ॥ਬਿਨਵੰਤਿ
ਨਾਨਕਸਰਣਿਸੁਆਮੀਬਡਭਾਗਿਦਰਸਨੁਪਾਏ॥੧॥ਮਿਲਿਸਾਧੂਨਿਤਭਜਹਨਾਰਾਇ
ਣਾ॥ਰਸਕਿਰਸਕਿਸੁਆਮੀਗੁਣਗਾਇਣਾ॥ਗੁਣਗਾਇਜੀਵਹਹਰਿਅਮਿਉਪੀ
ਵਹਜਨਮਮਰਣਾਭਾਗਏ॥ਸਤਸੰਗਿਪਾਈਐਹਰਿਧਿਆਈਐਬਹੁੜਿਦੂਖੁ
ਨਲਾਗਏ॥ਕਰਿਦਇਆਦਾਤੇਪੁਰਖਬਿਧਾਤੇਸੰਤਸੇਵਕਮਾਇਣਾ॥ਬਿਨਵੰ
ਤਿਨਾਨਕਜਨਧੂਰਿਬਾਂਛਹਿਹਰਿਦਰਸਿਸਹਜਿਸਮਾਇਣਾ॥੨॥ਸਗਲੇਜੰਤਭਜ
ਹੁਗੋਪਾਲੈ॥ਜਪਤਪਸੰਜਮਪੂਰਨਘਾਲੈ॥ਨਿਤਭਜਹੁਸੁਆਮੀਅੰਤਰਜਾਮੀਸਫ
ਲਜਨਮੁਸਬਾਇਆ॥ਗੋਬਿਦੁਗਾਈਐਨਿਤਧਿਆਈਐਪਰਵਾਣੁਸੋਈਆਇਆ
॥ਜਪਤਾਪਸੰਜਮਹਰਿਹਰਿਨਿਰੰਜਨਗੋਬਿੰਦਧਨੁਸੰਗਿਚਾਲੈ॥ਬਿਨਵੰਤਿਨਾਨਕ
ਕਰਿਦਇਆਦੀਜੈਹਰਿਰਤਨੁਬਾਧਉਪਾਲੈ॥੩॥ਮੰਗਲਚਾਰਚੋਜਆਨੰਦਾ॥
ਕਰਿਕਿਰਪਾਮਿਲੇਪਰਮਾਨੰਦਾ॥ਪ੍ਰਭਮਿਲੇਸੁਆਮੀਸੁਖਹਗਾਮੀਇਛਮਨਕੀ
ਪੁੰਨੀਆ॥ਬਜੀਬਧਾਈਸਹਜੇਸਮਾਈਬਹੁੜਿਦੂਖਿਨਰੁੰਨੀਆ॥ਲੇਕੰਠਿਲਾਏ
ਸੁਖਦਿਖਾਏਬਿਕਾਰਬਿਨਸੇਮੰਦਾ॥ਬਿਨਵੰਤਿਨਾਨਕਮਿਲੇਸੁਆਮੀਪੁਰਖਪ
ਰਮਾਨੰਦਾ॥੪॥੧॥
ਕਾਨੜੇਕੀਵਾਰਮਹਲਾ੪ ਮੂਸੇਕੀਵਾਰਕੀਧੁਨੀ॥ ੴਸਤਿਗੁਰਪ੍ਰਸਾਦਿ॥
ਸਲੋਕਮਃ੪ ॥ਰਾਮਨਾਮੁਨਿਧਾਨੁਹਰਿਗੁਰਮਤਿਰਖੁਉਰਧਾਰਿ॥ਦਾਸਨਿ
ਦਾਸਾਹੋਇਰਹੁਹਉਮੈਬਿਖਿਆਮਾਰਿ॥ਜਨਮੁਪਦਾਰਥੁਜੀਤਿਆਕਦੇਨਆਵੈ
ਹਾਰਿ॥ਧਨੁਧਨੁਵਡਭਾਗੀਨਾਨਕਾਜਿਨਗੁਰਮਤਿਹਰਿਰਸੁਸਾਰਿ॥੧॥ਮਃ੪॥
ਗੋਵਿੰਦੁਗੋਵਿਦੁਗੋਵਿਦੁਹਰਿਗੋਵਿਦੁਗੁਣੀਨਿਧਾਨੁ॥ਗੋਵਿਦੁਗੋਵਿਦੁਗੁਰਮਤਿ
ਧਿਆਈਐਤਾਂਦਰਗਹਪਾਈਐਮਾਨੁ॥ਗੋਵਿਦੁਗੋਵਿਦੁਗੋਵਿਦੁਜਪਿਮੁਖੁਊ

ਜਲਾਪਰਧਾਨੁ॥ਨਾਨਕਗੁਰੁਗੋਵਿੰਦੁਹਰਿਜਿਤੁਮਿਲਿਹਰਿਪਾਇਆਨਾਮੁ॥੨॥
ਪਉੜੀ॥ ॥ਤੂੰਆਪੇਹੀਸਿਧਸਾਧਿਕੋਤੂਆਪੇਹੀਜੁਗਜੋਗੀਆ॥ਤੂਆਪੇਹੀ
ਰਸਰਸੀਅੜਾਤੂਆਪੇਹੀਭੋਗਭੋਗੀਆ॥ਤੂਆਪੇਆਪਿਵਰਤਦਾਤੂਆਪੇਕ
ਰਹਿਸੁਹੋਗੀਆ॥ਸਤਸੰਗਤਿਸਤਿਗੁਰਧੰਨਧੰਨੋਧੰਨਧੰਨਧਨੋਜਿਤੁਮਿਲਿਹਰਿ
ਬੁਲਗਬੁਲੋਗੀਆ॥ਸਭਿਕਹਹੁਮੁਖਹੁਹਰਿਹਰਿਹਰੇਹਰਿਹਰਿਹਰੇਹਰਿਬੋਲ
ਤਸਭਿਪਾਪਲਹੋਗੀਆ॥੭॥ਸਲੋਕਮ:੪ ॥ਹਰਿਹਰਿਹਰਿਹਰਿਨਾਮੁ
ਹੈਗੁਰਮੁਖਿਪਾਵੈਕੋਇ॥ਹਉਮੈਮਮਤਾਨਾਸੁਹੋਇਦੁਰਮਤਿਕਢੈਧੋਇ॥ਨਾਨਕ
ਅਨਦਿਨੁਗੁਣਉਚਰੈਜਿਨਕਉਧੁਰਿਲਿਖਿਆਹੋਇ॥੧॥ਮ:੪ ॥ਹਰਿ
ਆਪੇਆਪਿਦਇਆਲੁਹਰਿਆਪੇਕਰੇਸੁਹੋਇ॥ਹਰਿਆਪੇਆਪਿਵਰਤਦਾ
ਹਰਿਜੇਵਡੁਅਵਰੁਨਕੋਇ॥ਜੋਹਰਿਪ੍ਰਭਭਾਵੈਸੋਥੀਐਜੋਹਰਿਪ੍ਰਭੁਕਰੇਸੁਹੋਇ॥
ਕੀਮਤਿਕਿਨੈਨਪਾਈਆਬੇਅੰਤੁਪ੍ਰਭੂਹਰਿਸੋਇ॥ਨਾਨਕਗੁਰਮੁਖਿਹਰਿਸਾਲਾ
ਹਿਆਤਨੁਮਨੁਸੀਤਲੁਹੋਇ॥੨॥ਪਉੜੀ॥ ॥ਸਭਜੋਤਿਤੇਰੀਜਗਜੀਵ
ਨਾਤੂਘਟਿਘਟਿਹਰਿਰੰਗਰੰਗਨਾ॥ਸਭਿਧਿਆਵਹਿਤੁਧੁਮੇਰੇਪ੍ਰੀਤਮਾਤੂਸਤਿਸਤਿ
ਪੁਰਖਨਿਰੰਜਨਾ॥ਇਕੁਦਾਤਾਸਭੁਜਗਤੁਭਿਖਾਰੀਆਹਰਿਜਾਚਹਿਸਭਮੰਗਮੰਗ
ਨਾ॥ਸੇਵਕੁਠਾਕੁਰੁਸਭੁਤੂਹੈਤੂਹੈਗੁਰਮਤੀਹਰਿਚੰਗਚੰਗਨਾ॥ਸਭਿਕਹਹੁਮੁਖ
ਹੁਰਿਖੀਕੇਸੁਹਰੇਰਿਖੀਕੇਸੁਹਰੇਜਿਤੁਪਾਵਹਿਸਭਫਲਫਲਨਾ॥੮॥ਸਲੋਕਮ:
੪ ॥ਹਰਿਹਰਿਨਾਮੁਧਿਆਇਮਨਹਰਿਦਰਗਹਪਾਵਹਿਮਾਨੁ॥ਜੋਇਛਹਿ
ਸੋਫਲੁਪਾਇਸੀਗੁਰਸਬਦੀਲਗੈਧਿਆਨੁ॥ਕਿਲਵਿਖਪਾਪਸਭਿਕਟੀਅਹਿ
ਹਉਮੈਚੁਕੈਗੁਮਾਨੁ॥ਗੁਰਮੁਖਿਕਮਲੁਵਿਗਸਿਆਸਭੁਆਤਮਬ੍ਰਹਮੁਪਛਾਨੁ॥
ਹਰਿਹਰਿਕਿਰਪਾਧਾਰਿਪ੍ਰਭਜਨਨਾਨਕਜਪਿਹਰਿਨਾਮੁ॥੧॥ਮ:੪ ॥ਹਰਿਹ
ਰਿਨਾਮੁਪਵਿਤ੍ਰੁਹੈਨਾਮੁਜਪਤਦੁਖੁਜਾਇ॥ਜਿਨਕਉਪੂਰਬਿਲਿਖਿਆਤਿਨਮ
ਨਿਵਸਿਆਆਇ॥ਸਤਿਗੁਰਕੈਭਾਣੈਜੋਚਲੈਤਿਨਦਾਲਦੁਦੁਖੁਲਹਿਜਾਇ॥
ਆਪਣੈਭਾਣੈਕਿਨੈਨਪਾਇਓਜਨਵੇਖਹੁਮਨਿਪਤੀਆਇ॥ਜਨੁਨਾਨਕੁਦਾਸਨ

ਦਾਸੁਹੈਜੋਸਤਿਗੁਰਲਾਗੇਪਾਇ॥੨॥ਪਉੜੀ॥ ॥ਤੂੰਥਾਨਥਨੰਤਰਿਭਰਪੂਰੁ
ਹਿਕਰਤੇਸਭਤੇਰੀਬਣਤਬਣਾਵਣੀ॥ਰੰਗਪਰੰਗਸਿਸਟਿਸਭਸਾਜੀਬਹੁਬਹੁ
ਬਿਧਿਭਾਂਤਿਉਪਾਵਣੀ॥ਸਭਤੇਰੀਜੋਤਿਜੋਤੀਵਿਚਿਵਰਤਹਿਗੁਰਮਤੀਤੁਧੈਲਾ
ਵਣੀ॥ਜਿਨਹੋਹਿਦਇਆਲੁਤਿਨਸਤਿਗੁਰੁਮੇਲਹਿਮੁਖਿਗੁਰਮੁਖਿਹਰਿਸਮਝਾ
ਵਣੀ॥ਸਭਿਬੋਲਹੁਰਾਮਰਮੋਸ੍ਰੀਰਾਮਰਮੋਜਿਤੁਦਾਲਦੁਦੁਖਭੁਖਸਭਲਹਿਜਾਵ
ਣੀ॥੯॥ਸਲੋਕਮ:੪ ॥ਹਰਿਹਰਿਅੰਮ੍ਰਿਤੁਨਾਮਰਸੁਹਰਿਅੰਮ੍ਰਿਤੁਹਰਿਉਰਧਾ
ਰਿ॥ਵਿਚਿਸੰਗਤਿਹਰਿਪ੍ਰਭੁਵਰਤਦਾਬੁਝਹੁਸਬਦਵੀਚਾਰਿ॥ਮਨਿਹਰਿਹਰਿਨਾ
ਮੁਧਿਆਇਆਬਿਖੁਹਉਮੈਕਢੀਮਾਰਿ॥ਜਿਨਹਰਿਹਰਿਨਾਮੁਨਚੇਤਿਓਤਿਨਜੂ
ਐਜਨਮੁਸਭੁਹਾਰਿ॥ਗੁਰਿਤੁਠੈਹਰਿਚੇਤਾਇਆਹਰਿਨਾਮਾਹਰਿਉਰਧਾਰਿ॥ਜ
ਨਨਾਨਕਤੇਮੁਖਉਜਲੇਤਿਤੁਸਚੈਦਰਬਾਰਿ॥੧॥ਮ:੪ ॥ਹਰਿਕੀਰਤਿਉਤਮੁ
ਨਾਮੁਹੈਵਿਚਿਕਲਿਜੁਗਕਰਣੀਸਾਰੁ॥ਮਤਿਗੁਰਮਤਿਕੀਰਤਿਪਾਈਐਹਰਿਨ
ਮਾਹਰਿਉਰਿਹਾਰੁ॥ਵਡਭਾਗੀਜਿਨਹਰਿਧਿਆਇਆਤਿਨਸਉਪਿਆਹਰਿਭੰ
ਡਾਰੁ॥ਬਿਨੁਨਾਵੈਜਿਕਰਮਕਮਾਵਣੇਨਿਤਹਉਮੈਹੋਇਖੁਆਰੁ॥ਜਲਿਹਸਤੀ
ਮਲਿਨਾਵਾਲੀਐਸਿਰਿਭੀਫਿਰਿਪਾਵੈਛਾਰੁ॥ਹਰਿਮੇਲਹੁਸਤਿਗੁਰੁਦਇਆ
ਕਰਿਮਨਿਵਸੈਏਕੰਕਾਰੁ॥ਜਿਨਗੁਰਮੁਖਿਸੁਣਿਹਰਿਮੰਨਿਆਜਨਨਾਨਕਤਿਨ
ਜੈਕਾਰੁ॥੨॥ਪਉੜੀ॥ ॥ਰਾਮਨਾਮੁਵਖਰੁਹੈਊਤਮੁਹਰਿਨਾਇਕੁਪੁਰਖੁਹਮਾ
ਰਾ॥ਹਰਿਖੇਲੁਕੀਆਹਰਿਆਪੇਵਰਤੈਸਭੁਜਗਤੁਕੀਆਵਣਜਾਰਾ॥ਸਭਜੋਤਿ
ਤੇਰੀਜੋਤੀਵਿਚਿਕਰਤੇਸਭੁਸਚੁਤੇਰਾਪਾਸਾਰਾ॥ਸਭਿਧਿਆਵਹਿਤੁਧੁਸਫਲਸੇਗਾ
ਵਹਿਗੁਰਮਤੀਹਰਿਨਿਰੰਕਾਰਾ॥ਸਭਿਚਵਹੁਮੁਖਹੁਜਗੰਨਾਥੁਜਗੰਨਾਥੁਜਗਜੀ
ਵਨੋਜਿਤੁਭਵਜਲਪਾਰਿਉਤਾਰਾ॥੧੦॥ਸਲੋਕਮ:੪ ॥ਹਮਰੀਜਿਹ
ਬਾਏਕਪ੍ਰਭਹਰਿਕੇਗੁਣਅਗਮਅਥਾਹ॥ਹਮਕਿਉਕਰਿਜਪਹਇਆਣਿਆ
ਹਰਿਤੁਮਵਡਅਗਮਅਗਾਹ॥ਹਰਿਦੇਹੁਪ੍ਰਭੂਮਤਿਊਤਮਾਗੁਰਸਤਿਗੁਰਕੈਪਗਿ
ਪਾਹ॥ਸਤਸੰਗਤਿਹਰਿਮੇਲਿਪ੍ਰਭਹਮਪਾਪੀਸੰਗਿਤਰਾਹ॥ਜਨਨਾਨਕਕਉਹਰਿ

ਬਖਸਿਲੈਹੁਹਰਿਤੁਠੇਮੇਲਿਮਿਲਾਹਾ॥ਹਰਿਕਿਰਪਾਕਰਿਸੁਣਿਬੇਨਤੀਹਮਪਾਪੀ
ਕਿਰਮਤਰਾਹਾ॥੧॥ਮਃ੪॥ਹਰਿਕਰਹੁਕ੍ਰਿਪਾਜਗਜੀਵਨਾਗੁਰੁਸਤਿਗੁਰੁਮੇਲਿਦ
ਇਆਲੁ॥ਗੁਰਸੇਵਾਹਰਿਹਮਭਾਈਆਹਰਿਹੋਆਹਰਿਕਿਰਪਾਲੁ॥ਸਭਆ
ਸਾਮਨਸਾਵਿਸਰੀਮਨਿਚੂਕਾਆਲਜੰਜਾਲੁ॥ਗੁਰਿਤੁਠੈਨਾਮੁਦ੍ਰਿੜਾਇਆਹਮ
ਕੀਏਸਬਦਿਨਿਹਾਲੁ॥ਜਨਨਾਨਕਿਅਤੁਟੁਧਨੁਪਾਇਆਹਰਿਨਾਮਾਹਰਿਧਨੁਮਾ
ਲੁ॥੨॥ਪਉੜੀ॥ ॥ਹਰਿਤੁਮਵਡਵਡੇਵਡੇਵਡਊਚੇਸਭਊਪਰਿਵਡੇਵ
ਡੌਨਾ॥ਜੋਧਿਆਵਹਿਹਰਿਅਪਰੰਪਰੁਹਰਿਹਰਿਹਰਿਧਿਆਇਹਰੇਤੇਹੋਨਾ॥
ਜੋਗਾਵਹਿਸੁਣਹਿਤੇਰਾਜਸੁਸੁਆਮੀਤਿਨਕਾਟੇਪਾਪਕਟੋਨਾ॥ਤੁਮਜੈਸੇਹਰਿ
ਪੁਰਖਜਾਨੈਮਤਿਗੁਰਮਤਿਮੁਖਿਵਡਵਡਭਾਗਵਡੋਨਾ॥ਸਭਿਧਿਆਵਹੁਆ
ਦਿਸਤੇਜੁਗਾਦਿਸਤੇਪਰਤਖਿਸਤੇਸਦਾਸਦਾਸਤੇਜਨੁਨਾਨਕੁਦਾਸੁਦਸੋਨਾ॥੫
॥ਸਲੋਕਮਃ੪ ॥ਹਮਰੇਹਰਿਜਗਜੀਵਨਾਹਰਿਜਪਿਓਹਰਿਗੁਰਮੰਤ॥
ਹਰਿਅਗਮੁਅਗੋਚਰੁਅਗਮੁਹਰਿਹਰਿਮਿਲਿਆਆਇਅਚਿੰਤ॥ਹਰਿਆ
ਪੇਘਟਿਘਟਿਵਰਤਦਾਹਰਿਆਪੇਆਪਿਬਿਅੰਤ॥ਹਰਿਆਪੇਸਭਰਸਭੋਗ
ਦਾਹਰਿਆਪੇਕਵਲਾਕੰਤ॥ਹਰਿਆਪੇਭਿਖਿਆਪਾਇਦਾਸਭਸਿਸਟਿਉਪਾ
ਈਜੀਅਜੰਤ॥ਹਰਿਦੇਵਹੁਦਾਨੁਦਇਆਲਪ੍ਰਭਹਰਿਮਾਂਗਹਿਹਰਿਜਨਸੰਤ॥
ਜਨਨਾਨਕਕੇਪ੍ਰਭਆਇਮਿਲੁਹਮਗਾਵਹਹਰਿਗੁਣਛੰਤ॥੧॥ਮਃ੪॥ਹਰਿ
ਪ੍ਰਭੁਸਜਣੁਨਾਮੁਹਰਿਮੈਮਨਿਤਨਿਨਾਮੁਸਰੀਰਿ॥ਸਭਿਆਸਾਗੁਰਮੁਖਿਪੂਰੀਆ
ਜਨਨਾਨਕਸੁਣਿਹਰਿਧੀਰ॥੨॥ਪਉੜੀ॥ ॥ਹਰਿਊਤਮੁਹਰਿਆਨਾਮੁ
ਹੈਹਰਿਪੁਰਖੁਨਿਰੰਜਨੁਮਉਲਾ॥ਜੋਜਪਦੇਹਰਿਹਰਿਦਿਨਸੁਰਾਤਿਤਿਨਸੇਵੇਚ
ਰਨਨਿਤਕਉਲਾ॥ਨਿਤਸਾਰਿਸਮਾਲੇਸਭਜੀਅਜੰਤਹਰਿਵਸੈਨਿਕਟਿਸਭਜ
ਉਲਾ॥ਸੋਬੂਝੈਜਿਸੁਆਪਿਬੁਝਾਇਸੀਜਿਸੁਸਤਿਗੁਰੁਪੁਰਖੁਪ੍ਰਭੁਸਉਲਾ॥
ਸਭਿਗਾਵਹੁਗੁਣਗੋਵਿੰਦਹਰੇਗੋਵਿੰਦਹਰੇਗੋਵਿੰਦਹਰੇਗੁਣਗਾਵਤਗੁਣੀ
ਸਮਉਲਾ॥੬॥ਸਲੋਕਮਃ੪ ॥ਸੁਤਿਆਹਰਿਪ੍ਰਭੁਚੇਤਿਮਨਿਹਰਿਸ

ਹਜਿਸਮਾਧਿਸਮਾਇ॥ਜਨਨਾਨਕਹਰਿਹਰਿਚਾਉਮਨਿਗੁਰੁਤੁਠਾਮੇਲੇਮਾਇ॥੧॥ਮਃ ੬੧੯
੪॥ਹਰਿਇਕਸੁਸੇਤੀਪਿਰਹੜੀਹਰਿਇਕੋਮੇਰੈਚਿਤਿ॥ਜਨਨਾਨਕਇਕੁਅਧਾਰੁਹ
ਰਿਪ੍ਰਭਇਕਸਤੇਗਤਿਪਤਿ॥੨॥ਪਉੜੀ॥ ॥ਪੰਚੇਸਬਦਵਜੇਮਤਿਗੁਰਮਤਿ
ਵਡਭਾਗੀਅਨਹਦੁਵਜਿਆ॥ਆਨਦਮੂਲੁਰਾਮੁਸਭੁਦੇਖਿਆਗੁਰਸਬਦੀਗੋਵਿ
ਦੁਗਜਿਆ॥ਆਦਿਜੁਗਾਦਿਵੇਸੁਹਰਿਏਕੋਮਤਿਗੁਰਮਤਿਹਰਿਪ੍ਰਭੁਭਜਿਆ॥
ਹਰਿਦੇਵਹੁਦਾਨੁਦਇਆਲਪ੍ਰਭਜਨਰਾਖਹੁਹਰਿਪ੍ਰਭਲਜਿਆ॥ਸਭਿਧੰਨੁਕਹ
ਹੁਗੁਰੁਸਤਿਗੁਰੂਗੁਰੁਸਤਿਗੁਰੂਜਿਤੁਮਿਲਿਹਰਿਪੜਦਾਕਜਿਆ॥੭॥ਸਲੋਕੁ
ਮਃ੪ ॥ਭਗਤਿਸਰੋਵਰੁਉਛਲੈਸੁਭਰਭਰੇਵਹੰਨਿ॥ਜਿਨਾਸਤਿਗੁਰੁਮੰਨਿਆ
ਜਨਨਾਨਕਵਡਭਾਗਲਹੰਨਿ॥੧॥ਮਃ੪॥ਹਰਿਹਰਿਨਾਮਅਸੰਖਹਰਿਹਰਿਕੇਗੁਨਕ
ਥਨੁਨਜਾਹਿ॥ਹਰਿਹਰਿਅਗਮੁਅਗਾਧਿਹਰਿਜਨਕਿਤੁਬਿਧਿਮਿਲਹਿਮਿਲਾ
ਹਿ॥ਹਰਿਹਰਿਜਸੁਜਪਤਜਪੰਤਜਨਇਕੁਤਿਲੁਨਹੀਕੀਮਤਿਪਾਇ॥ਜਨਨਾਨਕ
ਹਰਿਅਗਮਪ੍ਰਭਹਰਿਮੇਲਿਲੈਹੁਲੜਿਲਾਇ॥੨॥ਪਉੜੀ॥ ॥ਹਰਿਅ
ਗਮੁਅਗੋਚਰੁਅਗਮੁਹਰਿਕਿਉਕਰਿਹਰਿਦਰਸਨੁਪਿਖਾ॥ਕਿਛੁਵਖਰੁਹੋਇਸੁ
ਵਰਨੀਐਤਿਸੁਰੂਪੁਨਰਿਖਾ॥ਜਿਸੁਬੁਝਾਏਆਪਿਬੁਝਾਇਦੇਇਸੋਈਜਨੁਦਿਖ
॥ਸਤਸੰਗਤਿਸਤਿਗੁਰਚਟਸਾਲਹੈਜਿਤੁਹਰਿਗੁਣਸਿਖਾ॥ਧਨੁਧੰਨੁਸੁਰਸਨਾਧੰ
ਨੁਕਰਧੰਨੁਸੁਪਾਧਾਸਤਿਗੁਰੂਜਿਤੁਮਿਲਿਹਰਿਲੇਖਾਲਿਖਾ॥੮॥ਸਲੋਕਮਃ
੪ ॥ਹਰਿਹਰਿਨਾਮੁਅੰਮ੍ਰਿਤੁਹੈਹਰਿਜਪੀਐਸਤਿਗੁਰਭਾਇ॥ਹਰਿਹਰਿਨਾ
ਮੁਪਵਿਤੁਹੈਹਰਿਜਪਤਸੁਨਤਦੁਖੁਜਾਇ॥ਹਰਿਨਾਮੁਤਿਨੀਆਰਾਧਿਆਜਿਨਮ
ਸਤਕਿਲਿਖਿਆਧੁਰਿਪਾਇ॥ਹਰਿਦਰਗਹਜਨਪੈਨਾਈਅਨਿਜਿਨਹਰਿਮਨਿ
ਵਸਿਆਆਇ॥ਜਨਨਾਨਕਤੇਮੁਖਉਜਲੇਜਿਨਹਰਿਸੁਣਿਆਮਨਿਭਾਇ॥੧
॥ਮਃ੪ ॥ਹਰਿਹਰਿਨਾਮੁਨਿਧਾਨੁਹੈਗੁਰਮੁਖਿਪਾਇਆਜਾਇ॥ਜਿਨਧੁਰਿਮਸ
ਤਕਿਲਿਖਿਆਤਿਨਸਤਿਗੁਰੁਮਿਲਿਆਆਇ॥ਤਨੁਮਨੁਸੀਤਲੁਹੋਇਆ
ਸਾਂਤਿਵਸੀਮਨਿਆਇ॥ਨਾਨਕਹਰਿਹਰਿਚਉਦਿਆਸਭੁਦਾਲਦੁਦੁਖੁਲਹਿ

ਜਾਇਆ॥੨॥ਪਉੜੀ॥ ॥ਹਉਵਾਰਿਆਤਿਨਕਉਸਦਾਸਦਾਜਿਨਾਸਤਿਗੁਰੁ
ਮੇਰਾਪਿਆਰਾਦੇਖਿਆ॥ਤਿਨਕਉਮਿਲਿਆਮੇਰਾਸਤਿਗੁਰੂਜਿਨਕਉਧੁਰਿਮ
ਸਤਕਿਲੇਖਿਆ॥ਹਰਿਅਗਮੁਧਿਆਇਆਗੁਰਮਤੀਤਿਸੁਰੂਪੁਨਹੀਪ੍ਰਭਰੇਖਿ
ਆ॥ਗੁਰਬਚਨਿਧਿਆਇਆਜਿਨਾਅਗਮੁਹਰਿਤੇਠਾਕੁਰਸੇਵਕਰਲਿਏਕਿਆ
॥ਸਭਿਕਹਹੁਮੁਖਹੁਨਰਨਰਹਰੇਨਰਨਰਹਰੇਨਰਨਰਹਰੇਹਰਿਲਾਹਾਹਰਿਭਗਤਿ
ਵਿਸੇਖਿਆ॥੮॥ਸਲੋਕਮ:੪ ॥ਰਾਮਨਾਮੁਰਮੁਰਵਿਰਹੇਰਮੁਰਾਮੋਰਾਮੁ
ਰਮੀਤਿ॥ਘਟਿਘਟਿਆਤਮਰਾਮੁਹੈਪ੍ਰਭਿਖੇਲੁਕੀਓਰੰਗਿਰੀਤਿ॥ਹਰਿਨਿਕ
ਟਿਵਸੈਜਗਜੀਵਨਾਪਰਗਾਸੁਕੀਓਗੁਰਮੀਤਿ॥ਹਰਿਸੁਆਮੀਹਰਿਪ੍ਰਭੁਤਿਨਮਿ
ਲੇਜਿਨਲਿਖਿਆਧੁਰਿਹਰਿਪ੍ਰੀਤਿ॥ਜਨਨਾਨਕਨਾਮੁਧਿਆਇਆਗੁਰਬਚਨਿ
ਜਪਿਓਮਨਿਚੀਤਿ॥੧॥ਮ:੪ ॥ਹਰਿਪ੍ਰਭੁਸਜਣੁਲੋੜਿਲਹੁਭਾਗਿਵਸੈਵਡ
ਭਾਗਿ॥ਗੁਰਿਪੂਰੈਦੇਖਾਲਿਆਨਾਨਕਹਰਿਲਿਵਲਾਗਿ॥੨॥ਪਉੜੀ॥
ਧਨੁਧਨੁਸੁਹਾਵੀਸਫਲਘੜੀਜਿਤੁਹਰਿਸੇਵਾਮਨਿਭਾਣੀ॥ਹਰਿਕਥਾਸੁਣਾਵਹੁ
ਮੇਰੇਗੁਰਸਿਖਹੁਮੇਰੇਹਰਿਪ੍ਰਭਅਕਥਕਹਾਣੀ॥ਕਿਉਪਾਈਐਕਿਉਦੇਖੀਐਮੇਰਾ
ਹਰਿਪ੍ਰਭੁਸੁਘੜੁਸੁਜਾਣੀ॥ਹਰਿਮੇਲਿਦਿਖਾਏਆਪਿਹਰਿਗੁਰਬਚਨੀਨਾਮਿਸਮਾ
ਣੀ॥ਤਿਨਵਿਟਹੁਨਾਨਕੁਵਾਰਿਆਜੋਜਪਦੇਹਰਿਨਿਰਬਾਣੀ॥੧੦॥ਸਲੋਕਮ:੪
॥ਹਰਿਪ੍ਰਭਰਤੇਲੋਇਣਾਗਿਆਨਅੰਜਨੁਗੁਰੁਦੇਇ॥ਮੈਪ੍ਰਭੁਸਜਣੁਪਾਇ
ਆਜਨਨਾਨਕਸਹਜਿਮਿਲੇਇ॥੧॥ਮ:੪ ॥ਗੁਰਮੁਖਿਅੰਤਰਿਸਾਂਤਿਹੈਮਨਿਤ
ਨਿਨਾਮਿਸਮਾਇ॥ਨਾਮੁਚਿਤਵੈਨਾਮੋਪੜੈਨਾਮਿਰਹੈਲਿਵਲਾਇ॥ਨਾਮੁਪਦਾਰਥੁ
ਪਾਈਐਚਿੰਤਾਗਈਬਿਲਾਇ॥ਸਤਿਗੁਰਿਮਿਲਿਐਨਾਮੁਊਪਜੈਤਿਸਨਾਭੁਖ
ਸਭਜਾਇ॥ਨਾਨਕਨਾਮੇਰਤਿਆਨਾਮੋਪਲੈਪਾਇ॥੨॥ਪਉੜੀ॥ ॥ਤੁਧੁਆ
ਪੇਜਗਤੁਉਪਾਇਕੈਤੁਧੁਆਪੇਵਸਗਤਿਕੀਤਾ॥ਇਕਿਮਨਮੁਖਕਰਿਹਾਰਾਇਅ
ਨੁਇਕਨਾਮੇਲਿਗੁਰੂਤਿਨਾਜੀਤਾ॥ਹਰਿਊਤਮੁਹਰਿਪ੍ਰਭਨਾਮੁਹੈਗੁਰਬਚਨਿਸਭ
ਗੈਲੀਤਾ॥ਦੁਖੁਦਾਲਦੁਸਭੋਲਹਿਗਇਆਜਾਂਨਾਉਗੁਰੂਹਰਿਦੀਤਾ॥ਸਭਿਸੇਵ

ਹੁਮੋਹਨੋਮਨਮੋਹਨੋਜਗਮੋਹਨੋਜਿਨਿਜਗਤੁਉਪਾਇਸਭੋਵਸਿਕੀਤਾ॥੧੧॥ਸ
ਲੋਕਮ:੪ ॥ਮਨਅੰਤਰਿਹਉਮੈਰੋਗੁਹੈਭ੍ਰਮਿਭੂਲੇਮਨਮੁਖਦੁਰਜਨਾ॥ਨਾ
ਨਕਰੋਗੁਵਞਾਇਮਿਲਿਸਤਿਗੁਰਸਾਧੂਸਜਨਾ॥੧॥ਮ:੪ ॥ਮਨੁਤਨੁਤਾਮਿਸਗ
ਰਵਾਜਾਂਦੇਖਾਹਰਿਨੈਣੇ॥ਨਾਨਕਸੋਪ੍ਰਭੁਮੈਮਿਲੈਹਉਜੀਵਾਸਦੁਸੁਣੇ॥੨॥ਪਉੜੀ
॥ਜਗੰਨਾਥਜਗਦੀਸਰਕਰਤੇਅਪਰੰਪਰਪੁਰਖੁਅਤੋਲੁ॥ਹਰਿਨਾਮੁਧਿਆਵਹੁ
ਮੇਰੇਗੁਰਸਿਖਹੁਹਰਿਊਤਮੁਹਰਿਨਾਮੁਅਮੋਲੁ॥ਜਿਨਧਿਆਇਆਹਿਰਦੈਦਿ
ਨਸੁਰਾਤਿਤੇਮਿਲੇਨਹੀਹਰਿਰੋਲੁ॥ਵਡਭਾਗੀਸੰਗਤਿਮਿਲੈਗੁਰਸਤਿਗੁਰਪੂ
ਰਾਬੋਲੁ॥ਸਭਿਧਿਆਵਹੁਨਰਨਾਰਾਇਣੋਨਰਾਇਣੋਜਿਤੁਚੂਕਾਜਮਝਗੜੂ
ਝਗੋਲੁ॥੧੨॥ਸਲੋਕਮ:੪ ॥ਹਰਿਜਨਹਰਿਹਰਿਚਉਦਿਆਸਰੁਸੰ
ਧਿਆਗਾਵਾਰ॥ਨਾਨਕਹਰਿਜਨਹਰਿਲਿਵਉਬਰੇਜਿਨਸੰਧਿਆਤਿਸੁਫਿਰਿਮ
ਰਾ॥੧॥ਮ:੪ ॥ਅਖੀਪ੍ਰੇਮਿਕਸਾਈਆਹਰਿਹਰਿਨਾਮੁਪਿਖੰਨ੍ਹਿ॥ਜੇਕਰਿਦੂਜਾਦੇ
ਖਦੇਜਨਨਾਨਕਕਢਿਦਿਚੰਨ੍ਹਿ॥੨॥ਪਉੜੀ॥ ॥ਜਲਿਥਲਿਮਹੀਅ
ਲਿਪੂਰਨੋਅਪਰੰਪਰਸੋਈ॥ਜੀਅਜੰਤਪ੍ਰਤਿਪਾਲਦਾਜੋਕਰੇਸੁਹੋਈ॥ਮਾਤ
ਪਿਤਾਸੁਤਭ੍ਰਾਤਮੀਤਤਿਸੁਬਿਨੁਨਹੀਕੋਈ॥ਘਟਿਘਟਿਅੰਤਰਿਰਵਿਰਹਿਆ
ਜਪਿਅਹੁਜਨਕੋਈ॥ਸਗਲਜਪਹੁਗੋਪਾਲਗੁਨਪਰਗਟੁਸਭਲੋਈ॥੧੩॥
ਸਲੋਕਮ:੪ ॥ਗੁਰਮੁਖਿਮਿਲੇਸਿਸਜਣਾਹਰਿਪ੍ਰਭਪਾਇਆਰੰਗੁ॥ਜਨ
ਨਾਨਕਨਾਮੁਸਲਾਹਿਤੂਲੁਡਿਲੁਡਿਦਰਗਹਿਵੰਞੁ॥੧॥ਮ:੪ ॥ਹਰਿਤੂਹੈਦਾਤਾ
ਸਭਸਦਾਸਭਿਜੀਅਤੁਮ੍ਹਾਰੇ॥ਸਭਿਤੁਧੈਨੋਆਰਾਧਦੇਦਾਨੁਦੇਹਿਪਿਆਰੇ॥ਹਰਿ
ਦਾਤੈਦਾਤਾਰਿਹਥੁਕਢਿਆਮੀਹੁਵੁਠਾਸੈਸਾਰੇ॥ਅੰਨੁਜੰਮਿਆਖੇਤੀਭਾਉਕਰਿਹ
ਰਿਨਾਮੁਸਮ੍ਹਾਰੇ॥ਜਨੁਨਾਨਕੁਮੰਗੈਦਾਨੁਪ੍ਰਭਹਰਿਨਾਮੁਅਧਾਰੇ॥੨॥ਪਉੜੀ॥
ਇਛਾਮਨਕੀਪੂਰੀਐਜਪੀਐਸੁਖਸਾਗਰੁ॥ਹਰਿਕੇਚਰਨਅਰਾਧੀਅਹਿਗੁਰਸ
ਬਦਿਰਤਨਾਗਰੁ॥ਮਿਲਿਸਾਧੂਸੰਗਿਉਧਾਰੁਹੋਇਫਾਟੈਜਮਕਾਗਰੁ॥ਜਨਮਪ
ਦਾਰਥੁਜੀਤੀਐਜਾਪਿਹਰਿਬੈਰਾਗਰੁ॥ਸਭਿਪਵਹੁਸਰਨਿਸਤਿਗੁਰੂਕੀਬਿਨਸੈ

ਦੁਖਦਾਰਗੂ॥੧੪॥ਸਲੋਕਮਃ੪ ॥ਹਉਢੂੰਢੇਦੀਸਜਣਾਸਜਣੁਮੈਡੈਨਾਲਿ॥
ਜਨਨਾਨਕਅਲਖੁਨਲਖੀਐਗੁਰਮੁਖਿਦੇਹਿਦਿਖਾਲਿ॥੧॥ਮਃ੪ ॥ਨਾਨਕਪ੍ਰੀ
ਤਿਲਾਈਤਿਨਿਸਚੈਤਿਸੁਬਿਨੁਰਹਣੁਨਜਾਈ॥ਸਤਿਗੁਰੁਮਿਲੈਤਪੂਰਾਪਾਈਐ
ਹਰਿਰਸਿਰਸਨਰਸਾਈ॥੨॥ਪਉੜੀ॥ ॥ਕੋਈਗਾਵੈਕੋਸੁਣੈਕੋਉਚਰਿਸੁਨ
ਵੈ॥ਜਨਮਜਨਮਕੀਮਲੁਉਤਰੈਮਨਚਿੰਦਿਆਪਾਵੈ॥ਆਵਣੁਜਾਣਾਮੇਟੀਐ
ਹਰਿਕੇਗੁਣਗਾਵੈ॥ਆਪਿਤਰਹਿਸੰਗੀਤਰਾਹਿਸਭਕੁਟੰਬੁਤਰਾਵੈ॥ਜਨੁਨਾਨਕੁ
ਤਿਸੁਬਲਿਹਾਰਣੈਜੋਮੇਰੇਹਰਿਪ੍ਰਭਭਾਵੈ॥੧੫॥੧॥ ਸੁਧੁ

ਰਾਗੁਕਾਨੜਾਬਾਣੀਨਾਮਦੇਵਜੀਉਕੀ॥ ੴਸਤਿਗੁਰਪ੍ਰਸਾਦਿ॥
ਐਸੋਰਾਮਰਾਇਅੰਤਰਜਾਮੀ॥ਜੈਸੇਦਰਪਨਮਾਹਿਬਦਨਪਰਵਾਨੀ॥੧॥ਰਹਾਉ॥
ਬਸੈਘਟਾਘਟਲੀਪਨਛੀਪੈ॥ਬੰਧਨਮੁਕਤਾਜਾਤੁਨਦੀਸੈ॥੧॥ਪਾਨੀਮਾਹਿਦੇਖੁ
ਮੁਖੁਜੈਸਾ॥ਨਾਮੇਕੋਸੁਆਮੀਬੀਠਲੁਐਸਾ॥੨॥੧॥

ਰਾਗੁਕਲਿਆਨਮਹਲਾ੪ ੴਸਤਿਨਾਮੁਕਰਤਾਪੁਰਖੁਨਿਰਭਉਨਿਰਵੈਰੁ
ਅਕਾਲਮੂਰਤਿਅਜੂਨੀਸੈਭੰਗੁਰਪ੍ਰਸਾਦਿ॥
ਰਾਮਾਰਮਰਾਮੈਅੰਤੁਨਪਾਇਆ॥ਹਮਬਾਰਿਕਪ੍ਰਤਿਪਾਰੇਤੁਮਰੇਤੂਬਡਪੁਰਖੁਪਿਤਾਮੇ
ਰਾਮਾਇਆ॥੧॥ਰਹਾਉ॥ਹਰਿਕੇਨਾਮਅਸੰਖਅਗਮਹਹਿਅਗਮਅਗਮਹਰਿ
ਰਾਇਆ॥ਗੁਣੀਗਿਆਨੀਸੁਰਤਿਬਹੁਕੀਨੀਇਕੁਤਿਲੁਨਹੀਕੀਮਤਿਪਾਇਆ॥੧॥
ਗੋਬਿਦਗੁਣਗੋਬਿਦਸਦਗਾਵਹਿਗੁਣਗੋਬਿਦਅੰਤੁਨਪਾਇਆ॥ਤੂਅਮਿਤਿ
ਅਤੋਲੁਅਪਰੰਪਰਸੁਆਮੀਬਹੁਜਪੀਐਥਾਹਨਪਾਇਆ॥੨॥ਉਸਤਤਿ
ਕਰਹਿਤੁਮਰੀਜਨਮਾਧੌਗੁਨਗਾਵਹਿਹਰਿਰਾਇਆ॥ਤੁਮਜਲਨਿਧਿਹਮਮੀਨੇ
ਤੁਮਰੇਤੇਰਾਅੰਤੁਨਕਤਹੂਪਾਇਆ॥੩॥ਜਨਕਉਕ੍ਰਿਪਾਕਰਹੁਮਧੁਸੂਦਨਹਰਿਦੇ
ਵਹੁਨਾਮੁਜਪਾਇਆ॥ਮੈਮੂਰਖਅੰਧੁਲੇਨਾਮੁਟੇਕਹੈਜਨਨਾਨਕਗੁਰਮੁਖਿਪਾਇ
ਆ॥੪॥੧॥ਕਲਿਆਨੁਮਹਲਾ੪ ॥ਹਰਿਜਨੁਗੁਨਗਾਵਤਹਸਿਆ
॥ਹਰਿਹਰਿਭਗਤਿਬਨੀਮਤਿਗੁਰਮਤਿਧੁਰਿਮਸਤਕਿਪ੍ਰਭਿਲਿਖਿਆ॥੧॥
ਰਹਾਉ॥ਗੁਰਕੇਪਗਸਿਮਰਉਦਿਨੁਰਾਤੀਮਨਿਹਰਿਹਰਿਹਰਿਬਸਿਆ॥ਹਰਿਹ
ਰਿਹਰਿਕੀਰਤਿਜਗਿਸਾਰੀਘਸਿਚੰਦਨੁਜਸੁਘਸਿਆ॥੧॥ਹਰਿਜਨਹਰਿਹ
ਰਿਹਰਿਲਿਵਲਾਈਸਭਿਸਾਕਤਖੋਜਿਪਇਆ॥ਜਿਉਕਿਰਤਸੰਜੋਗਿਚਲਿਓ
ਨਰਨਿੰਦਕੁਪਗੁਨਾਗਨਿਛੁਹਿਜਲਿਆ॥੨॥ਜਨਕੇਤੁਮਹਰਿਰਾਖੇਸੁਆਮੀਤੁਮ
ਜੁਗਿਜੁਗਿਜਨਰਖਿਆ॥ਕਹਾਭਇਆਦੈਤਿਕਰੀਬਖੀਲੀਸਭਕਰਿਕਰਿਝ
ਰਿਪਰਿਆ॥੩॥ਜੇਤੇਜੀਅਜੰਤਪ੍ਰਭਿਕੀਏਸਭਿਕਾਲੈਮੁਖਿਗ੍ਰਸਿਆ॥ਹਰਿਜ
ਨਹਰਿਹਰਿਹਰਿਪ੍ਰਭਿਰਾਖੇਜਨਨਾਨਕਸਰਨਿਪਇਆ॥੪॥੨॥ਕਲਿਆਨਮ
ਹਲਾ੪ ॥ਮੇਰੇਮਨਜਪੁਜਪਿਜਗੰਨਾਥੇ॥ਗੁਰਉਪਦੇਸਿਹਰਿਨਾਮੁਧਿਆ
ਇਓਸਭਿਕਿਲਬਿਖਦੁਖਲਾਥੇ॥੧॥ਰਹਾਉ॥ਰਸਨਾਏਕਜਸੁਗਾਇਨਸਾਕੈ
ਬਹੁਕੀਜੈਬਹੁਰਸੁਨਥੇ॥ਬਾਰਬਾਰਖਿਨੁਪਲਸਭਿਗਾਵਹਿਗੁਨਕਹਿਨਸਕਹਿ
ਪ੍ਰਭਤੁਮਨਥੇ॥੧॥ਹਮਬਹੁਪ੍ਰੀਤਿਲਗੀਪ੍ਰਭਸੁਆਮੀਹਮਲੋਚਹਪ੍ਰਭੁਦਿਖਨ

ਥੋ॥ਤੁਮਬਡਦਾਤੇਜੀਅਜੀਅਨਕੇਤੁਮਜਾਨਹੁਹਮਬਿਰਥੋ॥੨॥ਕੋਈਮਾਰਗੁਪੰ
ਥੁਬਤਾਵੈਪ੍ਰਭਕਾਕਹੁਤਿਨਕਉਕਿਆਦਿਨਥੋ॥ਸਭੁਤਨੁਮਨੁਅਰਪਉਅਰਪਿਅ
ਰਪਉਕੋਈਮੇਲੈਪ੍ਰਭਮਿਲਥੋ॥੩॥ਹਰਿਕੇਗੁਨਬਹੁਤੁਬਹੁਤੁਬਹੁਸੋਭਾਹਮਤੁ
ਛਕਰਿਕਰਿਬਰਨਥੋ॥ਹਮਰੀਮਤਿਵਸਗਤਿਪ੍ਰਭਤੁਮਰੈਜਨਨਾਨਕਕੇਪ੍ਰਭਸਮਰ
ਥੋ॥੪॥੩॥ਕਲਿਆਨਮਹਲਾ ੪ ॥ਮੇਰੇਮਨਜਪਿਹਰਿਗੁਨਅਕਥਸੁ
ਨਥਈ॥ਧਰਮੁਅਰਥੁਸਭੁਕਾਮੁਮੋਖੁਹੈਜਨਪੀਛੈਲਗਿਫਿਰਥਈ॥੧॥ਰਹਾ
ਉ॥ਸੋਹਰਿਹਰਿਨਾਮੁਧਿਆਵੈਹਰਿਜਨੁਜਿਸੁਬਡਭਾਗਮਥਈ॥ਜਹਦਰਗਹਿ
ਪ੍ਰਭੁਲੇਖਾਮਾਗੈਤਹਛੁਟੈਨਾਮੁਧਿਆਇਥਈ॥੧॥ਹਮਰੇਦੋਖਬਹੁਜਨਮਜਨਮ
ਕੇਦੁਖੁਹਉਮੈਮੈਲੁਲਗਥਈ॥ਗੁਰਿਧਾਰਿਕ੍ਰਿਪਾਹਰਿਜਲਿਨਾਵਾਏਸਭਕਿਲ
ਬਿਖਪਾਪਗਥਈ॥੨॥ਜਨਕੈਰਿਦਅੰਤਰਿਪ੍ਰਭੁਸੁਆਮੀਜਨਹਰਿਹਰਿਨਾਮੁਭ
ਜਥਈ॥ਜਹਅੰਤੀਅਉਸਰੁਆਇਬਨਤੁਹੈਤਹਰਾਖੈਨਾਮੁਸਾਥਈ॥੩॥ਜਨ
ਤੇਰਾਜਸੁਗਾਵਹਿਹਰਿਹਰਿਪ੍ਰਭਹਰਿਜਪਿਓਜਗੰਨਥਈ॥ਜਨਨਾਨਕਕੇਪ੍ਰਭ
ਰਾਖੇਸੁਆਮੀਹਮਪਾਥਰਰਖੁਬੁਡਥਈ॥੪॥੪॥ਕਲਿਆਨਮਹਲਾ ੪
॥ਹਮਰੀਚਿਤਵਨੀਹਰਿਪ੍ਰਭੁਜਾਨੈ॥ਅਉਰੁਕੋਈਨਿੰਦਕਰੈਹਰਿਜਨਕੀਪ੍ਰਭੁਤਾ
ਕਾਕਹਿਆਇਕੁਤਿਲੁਨਹੀਮਾਨੈ॥੧॥ਰਹਾਉ॥ਅਉਰਸਭਤਿਆਗਿਸੇਵਾਕ
ਰਿਅਚੁਤਜੋਸਭਤੇਊਚਠਾਕੁਰੁਭਗਵਾਨੈ॥ਹਰਿਸੇਵਾਤੇਕਾਲੁਜੋਹਿਨਸਾਕੈਚਰਨੀ
ਆਇਪਵੈਹਰਿਜਾਨੈ॥੧॥ਜਾਕਉਰਾਖਿਲੇਇਮੇਰਾਸੁਆਮੀਤਾਕਉਸੁਮਤਿਦੇਇ
ਪੈਕਾਨੈ॥ਤਾਕਉਕੋਈਅਪਰਿਨਸਾਕੈਜਾਕੀਭਗਤਿਮੇਰਾਪ੍ਰਭੁਮਾਨੈ॥੨॥ਹਰਿਕੇ
ਚੋਜਵਿਡਾਨਦੇਖੁਜਨਜੋਖੋਟਾਖਰਾਇਕਨਿਮਖਪਛਾਨੈ॥ਤਾਤੇਜਨਕਉਅਨਦੁ
ਭਇਆਹੈਰਿਦਸੁਧਮਿਲੇਖੋਟੇਪਛੁਤਾਨੈ॥੩॥ਤੁਮਹਰਿਦਾਤੇਸਮਰਥਸੁਆਮੀ
ਇਕੁਮਾਗਉਤੁਝਪਾਸਹੁਹਰਿਦਾਨੈ॥ਜਨਨਾਨਕਕਉਹਰਿਕ੍ਰਿਪਾਕਰਿਦੀਜੈਸਦਬ
ਸਹਿਰਿਦੈਮੋਹਿਹਰਿਚਰਾਨੈ॥੪॥੫॥ਕਲਿਆਨਮਹਲਾ ੪ ॥ਪ੍ਰਭਕੀ
ਜੈਕ੍ਰਿਪਾਨਿਧਾਨਹਮਹਰਿਗੁਨਗਾਵਹਗੇ॥ਹਉਤੁਮਰੀਕਰਉਨਿਤਆਸਪ੍ਰਭਮੋ

ਹਿਕਬਗਲਿਲਾਵਹਿਗੇ॥੧॥ਰਹਾਉ॥ਹਮਬਾਰਿਕਮੁਗਧਇਆਨਪਿਤਾਸਮ
ਝਾਵਹਿਗੇ॥ਸੁਤੁਖਿਨੁਖਿਨੁਭੂਲਿਬਿਗਾਰਿਜਗਤਪਿਤਭਾਵਹਿਗੇ॥੧॥ਜੋਹਰਿ
ਸੁਆਮੀਤੁਮਦੇਹੁਸੋਈਹਮਪਾਵਹਗੇ॥ਮੋਹਿਦੂਜੀਨਾਹੀਠਉਰਜਿਸੁਪਹਿਹਮਜਾ
ਵਹਿਗੇ॥੨॥ਜੋਹਰਿਭਾਵਹਿਭਗਤਤਿਨਾਹਰਿਭਾਵਹਿਗੇ॥ਜੋਤੀਜੋਤਿਮਿਲਾਇ
ਜੋਤਿਰਲਿਜਾਵਹਿਗੇ॥੩॥ਹਰਿਆਪੇਹੋਇਕ੍ਰਿਪਾਲੁਆਪਿਲਿਵਲਾਵਹਿਗੇ॥
ਜਨੁਨਾਨਕੁਸਰਨਿਦੁਆਰਿਹਰਿਲਾਜਰਖਾਵਹਿਗੇ॥੪॥੬॥ ਛਕਾ੧

ਕਲਿਆਨੁਭੋਪਾਲੀਮਹਲਾ੪ ੴਸਤਿਗੁਰਪ੍ਰਸਾਦਿ॥
ਪਾਰਬ੍ਰਹਮੁਪਰਮੇਸੁਰੁਸੁਆਮੀਦੂਖਨਿਵਾਰਣੁਨਾਰਾਇਣੇ॥ਸਗਲਭਗਤਜਾਚਹਿ
ਸੁਖਸਾਗਰਭਵਨਿਧਿਤਰਣਹਰਿਚਿੰਤਾਮਣੇ॥੧॥ਰਹਾਉ॥ਦੀਨਦਇਆਲਜਗਦੀ
ਸਦਮੋਦਰਹਰਿਅੰਤਰਜਾਮੀਗੋਬਿੰਦੇ॥ਤੇਨਿਰਭਉਜਿਨਸ੍ਰੀਰਾਮੁਧਿਆਇਆਗੁ
ਰਮਤਿਮੁਰਾਰਿਹਰਿਮੁਕੰਦੇ॥੧॥ਜਗਦੀਸੁਰਚਰਨਸਰਨਜੋਆਏਤੇਜਨਭਵਨਿਧਿ
ਪਾਰਿਪਰੇ॥ਭਗਤਜਨਕੀਪੈਜਹਰਿਰਾਖੈਜਨਨਾਨਕਆਪਿਹਰਿਕ੍ਰਿਪਾਕਰੇ॥੨॥
੧॥੭॥

ਰਾਗੁਕਲਿਆਨੁਮਹਲਾ੫ ਘਰੁ੧ ੴਸਤਿਗੁਰਪ੍ਰਸਾਦਿ॥
ਹਮਾਰੈਏਹਕਿਰਪਾਕੀਜੈ॥ਅਲਿਮਕਰੰਦਚਰਨਕਮਲਸਿਉਮਨੁਫੇਰਿਫੇਰਿਰੀਝੈ॥
੧॥ਰਹਾਉ॥ਆਨਜਲਾਸਿਉਕਾਜੁਨਕਛੂਐਹਰਿਬੂੰਦਚਾਤ੍ਰਿਕਕਉਦੀਜੈ॥੧॥ਬਿ
ਨੁਮਿਲਬੇਨਾਹੀਸੰਤੋਖਾਪੇਖਿਦਰਸਨੁਨਾਨਕੁਜੀਜੈ॥੨॥੧॥ਕਲਿਆਨਮਹਲਾ੫
॥ਜਾਚਿਕੁਨਾਮੁਜਾਚੈਜਾਚੈ॥ਸਰਬਧਾਰਸਰਬਕੇਨਾਇਕਸੁਖਸਮੂਹਕੇਦਾ
ਤੇ॥੧॥ਰਹਾਉ॥ਕੇਤੀਕੇਤੀਮਾਂਗਨਿਮਾਗੈਭਾਵਨੀਆਸੋਪਾਈਐ॥੧॥ਸਫਲ
ਸਫਲਸਫਲਦਰਸੁਰੇਪਰਸਿਪਰਸਿਗੁਨਗਾਈਐ॥ਨਾਨਕਤਤਤਤਸਿਉਮਿ
ਲੀਐਹੀਰੈਹੀਰੁਬਿਧਾਈਐ॥੨॥੨॥ਕਲਿਆਨਮਹਲਾ੫ ॥ਮੇਰੇਲਾ
ਲਨਕੀਸੋਭਾ॥ਸਦਨਵਤਨਮਨਰੰਗੀਸੋਭਾ॥੧॥ਰਹਾਉ॥ਬ੍ਰਹਮਮਹੇਸਸਿਧ

ਮੁਨਿਇੰਦ੍ਰਭਗਤਿਦਾਨੁਜਸੁਮੰਗੀ॥੧॥ਜੋਗਗਿਆਨਧਿਆਨਸੇਖਨਾਗੈਸਗਲ
ਜਪਹਿਤਰੰਗੀ॥ਕਹੁਨਾਨਕਸੰਤਨਬਲਿਹਾਰੈਜੋਪ੍ਰਭਕੇਸਦਸੰਗੀ॥੨॥੩॥

ਕਲਿਆਨਮਹਲਾ੫ ਘਰੁ੨ ੴਸਤਿਗੁਰਪ੍ਰਸਾਦਿ॥

ਤੇਰੈਮਾਨਿਹਰਿਹਰਿਮਾਨਿ॥ਨੈਨਬੈਨਸ੍ਰਵਨਸੁਨੀਐਅੰਗਅੰਗੇਸੁਖਪ੍ਰਾਨਿ॥੧॥ਰਹ
ਉ॥ਇਤਉਤਦਹਦਿਸਿਰਵਿਓਮੇਰਤਿਨਹਿਸਮਾਨਿ॥੧॥ਜਤਕਤਾਤਤਪੇਖੀਐ
ਹਰਿਪੁਰਖੁਪਤਿਪਰਧਾਨ॥ਸਾਧਸੰਗਿਭ੍ਰਮਭੈਮਿਟੇਕਥੇਨਾਨਕਬ੍ਰਹਮਗਿਆਨ॥
੨॥੧॥੪॥ਕਲਿਆਨਮਹਲਾ੫ ॥ਗੁਨਨਾਦਧੁਨਿਅਨੰਦਬੇਦ॥ਕਥਤਸੁ
ਨਤਮੁਨਿਜਨਾਮਿਲਿਸੰਤਮੰਡਲੀ॥੧॥ਰਹਾਉ॥ਗਿਆਨਧਿਆਨਮਾਨਦਾਨਮ
ਨਰਸਿਕਰਸਨਨਾਮੁਜਪਤਤਹਪਾਪਖੰਡਲੀ॥੧॥ਜੋਗਜੁਗਤਿਗਿਆਨਭੁਗਤਿ
ਸੁਰਤਿਸਬਦਤਤਬੇਤੇਜਪੁਤਪੁਅਖੰਡਲੀ॥ਓਤਿਪੋਤਿਮਿਲਿਜੋਤਿਨਾਨਕਕ
ਛੂਦੁਖੁਨਡੰਡਲੀ॥੨॥੨॥੫॥ਕਲਿਆਨਮਹਲਾ੫ ॥ਕਉਨੁਬਿਧਿ
ਤਾਕੀਕਹਾਕਰਉ॥ਧਰਤਧਿਆਨੁਗਿਆਨੁਸਸਤ੍ਰਗਿਆਅਜਰਪਦੁਕੈਸੇਜਰਉ
॥੧॥ਰਹਾਉ॥ਬਿਸਨਮਹੇਸਸਿਧਮੁਨਿਇੰਦ੍ਰਾਕੈਦਰਿਸਰਨਿਪਰਉ॥੧॥ਕਾਹੂਪ
ਹਿਰਾਜੁਕਾਹੂਪਾਹਿਸੁਰਗਾਕੋਟਿਮਧੇਮੁਕਤਿਕਹਉ॥ਕਹੁਨਾਨਕਨਾਮਰਸੁਪਾਈ
ਐਸਾਧੂਚਰਨਗਹਉ॥੨॥੩॥੬॥ਕਲਿਆਨਮਹਲਾ੫ ॥ਪ੍ਰਾਨਪਤਿ
ਦਇਆਲਪੁਰਖਪ੍ਰਭਸਖੇ॥ਗਰਭਜੋਨਿਕਲਿਕਾਲਜਾਲਦੁਖੁਬਿਨਾਸਨੁਹਰਿ
ਰਖੇ॥੧॥ਰਹਾਉ॥ਨਾਮਧਾਰੀਸਰਨਿਤੇਰੀ॥ਪ੍ਰਭਦਇਆਲਟੇਕਮੇਰੀ॥੧॥ਅਨਾਥ
ਦੀਨਆਸਵੰਤ॥ਨਾਮੁਸੁਆਮੀਮਨਹਿਮੰਤ॥੨॥ਤੁਝਬਿਨਾਪ੍ਰਭਕਿਛੂਨਜਾਨੂ
ਸਰਬਜੁਗਮਹਿਤੁਮਪਛਾਨੂ॥੩॥ਹਰਿਮਨਿਬਸੇਨਿਸਿਬਾਸਰੋ॥ਗੋਬਿੰਦਨਾਨਕ
ਆਸਰੋ॥੪॥੪॥੭॥ਕਲਿਆਨਮਹਲਾ੫ ॥ਮਨਿਤਨਿਜਾਪੀਐ
ਭਗਵਾਨ॥ਗੁਰਪੂਰੇਸੁਪ੍ਰਸੰਨਭਏਸਦਾਸੂਖਕਲਿਆਨ॥੧॥ਰਹਾਉ॥ਸਰਬਕ
ਰਜਸਿਧਿਭਏਗਾਇਗੁਨਗੁਪਾਲ॥ਮਿਲਿਸਾਧਸੰਗਤਿਪ੍ਰਭੂਸਿਮਰੇਨਾਠਿਆ

ਦੁਖਕਾਲ॥੧॥ਕਰਿਕ੍ਰਿਪਾਪ੍ਰਭਮੇਰਿਆਕਰਉਦਿਨੁਰੈਨਿਸੇਵ॥ਨਾਨਕਦਾਸੁਸ
ਰਣਾਗਤੀਹਰਿਪੁਰਖਪੂਰਨਦੇਵ॥੨॥੫॥੮॥ਕਲਿਆਨੁਮਹਲਾ੫ ॥
ਪ੍ਰਭੁਮੇਰਾਅੰਤਰਜਾਮੀਜਾਣੁ॥ਕਰਿਕਿਰਪਾਪੂਰਨਪਰਮੇਸਰਨਿਹਚਲੁਸਚੁਸਬ
ਦੁਨੀਸਾਣੁ॥੧॥ਰਹਾਉ॥ਹਰਿਬਿਨੁਆਨਨਕੋਈਸਮਰਥੁਤੇਰੀਆਸਤੇਰਾਮਨਿ
ਤਾਣੁ॥ਸਰਬਘਟਾਕੇਦਾਤੇਸੁਆਮੀਦੇਹਿਸੁਪਹਿਰਣੁਖਾਣੁ॥੧॥ਸੁਰਤਿਮਤਿਚ
ਤੁਰਾਈਸੋਭਾਰੂਪੁਰੰਗੁਧਨੁਮਾਣੁ॥ਸਰਬਸੁਖਆਨੰਦਨਾਨਕਜਪਿਰਾਮਨਾਮੁਕ
ਲਿਆਣੁ॥੨॥੬॥੯॥ਕਲਿਆਣੁਮਹਲਾ੫ ॥ਹਰਿਚਰਨਸਰਨਕ
ਲਿਆਨਕਰਨ॥ਪ੍ਰਭਨਾਮੁਪਤਿਤਪਾਵਨੋ॥੧॥ਰਹਾਉ॥ਸਾਧਸੰਗਿਜਪਿਨਿਸੰ
ਗਜਮਕਾਲੁਤਿਸੁਨਖਾਵਨੋ॥੧॥ਮੁਕਤਿਜੁਗਤਿਅਨਿਕਸੂਖਹਰਿਭਗਤਿ
ਲਵੈਨਲਾਵਨੋ॥ਪ੍ਰਭਦਰਸਲੁਬਧਦਾਸਨਾਨਕਬਹੁੜਿਜੋਨਿਨਧਾਵਨੋ॥੨
॥੭॥੧੦॥

ਕਲਿਆਨਮਹਲਾ੪ ਅਸਟਪਦੀਆ॥ ੴਸਤਿਗੁਰਪ੍ਰਸਾਦਿ॥

ਰਾਮਰਮਰਾਮੋਸੁਨਿਮਨੁਭੀਜੈ॥ਹਰਿਹਰਿਨਾਮੁਅੰਮ੍ਰਿਤੁਰਸੁਮੀਠਾਗੁਰਮਤਿਸਹ
ਜੇਪੀਜੈ॥੧॥ਰਹਾਉ॥ਕਾਸਟਮਹਿਜਿਉਹੈਬੈਸੰਤਰੁਮਥਿਸੰਜਮਿਕਾਢਿਕਢੀ
ਜੈ॥ਰਾਮਨਾਮੁਹੈਜੋਤਿਸਬਾਈਤਤੁਗੁਰਮਤਿਕਾਢਿਲਈਜੈ॥੧॥ਨਉਦਰਵ
ਜਨਵੇਦਰਫੀਕੇਰਸੁਅੰਮ੍ਰਿਤੁਦਸਵੇਚੁਈਜੈ॥ਕ੍ਰਿਪਾਕ੍ਰਿਪਾਕਿਰਪਾਕਰਿਪਿਆ
ਰੇਗੁਰਸਬਦੀਹਰਿਰਸੁਪੀਜੈ॥੨॥ਕਾਇਆਨਗਰੁਨਗਰੁਹੈਨੀਕੋਵਿਚਿਸਉ
ਦਾਹਰਿਰਸੁਕੀਜੈ॥ਰਤਨਲਾਲਅਮੋਲਅਮੋਲਕਸਤਿਗੁਰਸੇਵਾਲੀਜੈ॥੩
॥ਸਤਿਗੁਰੁਅਗਮੁਅਗਮੁਹੈਠਾਕੁਰੁਭਰਿਸਾਗਰਭਗਤਿਕਰੀਜੈ॥ਕ੍ਰਿਪਾਕ੍ਰਿਪਾ
ਕਰਿਦੀਨਹਮਸਾਰਿੰਗਇਕਬੂੰਦਨਾਮੁਮੁਖਿਦੀਜੈ॥੪॥ਲਾਲਨੁਲਾਲੁਲਾਲੁ
ਹੈਰੰਗਨੁਮਨੁਰੰਗਨਕਉਗੁਰਦੀਜੈ॥ਰਾਮਰਾਮਰਾਮਰੰਗਿਰਾਤੇਰਸਰਸਕਿਗਟਕ
ਨਿਤਪੀਜੈ॥੫॥ਬਸੁਧਾਸਪਤਦੀਪਹੈਸਾਗਰਕਢਿਕੰਚਨੁਕਾਢਿਧਰੀਜੈ॥ਮੇਰੇ
ਠਾਕੁਰਕੇਜਨਇਨਹੁਨਬਾਛਹਿਹਰਿਮਾਗਹਿਹਰਿਰਸੁਦੀਜੈ॥੬॥ਸਾਕਤਨ

ਗਪਾਨੀਸਦਭੂਖੇਨਿਤਭੂਖਨਭੂਖਕਰੀਜੈ॥ਧਾਵਤੁਧਾਇਧਾਵਹਿਪ੍ਰੀਤਿਮਾਇਆ
ਲਖਕੋਸਨਕਉਬਿਥਿਦੀਜੈ॥੪॥ਹਰਿਹਰਿਹਰਿਹਰਿਹਰਿਹਰਿਜਨਊਤਮਕਿਆਉ
ਪਮਾਤਿਨ੍ਹਦੀਜੈ॥ਰਾਮਨਾਮਤੁਲਿਅਉਰੁਨਉਪਮਾਜਨਨਾਨਕਕ੍ਰਿਪਾਕਰੀਜੈ॥੮॥
੧॥ਕਲਿਆਨਮਹਲਾ੪ ਰਾਮਗੁਰੁਪਾਰਸੁਪਰਸੁਕਰੀਜੈ॥ਹਮਨਿਰਗੁਣੀ
ਮਨੂਰਅਤਿਫੀਕੇਮਿਲਿਸਤਿਗੁਰਪਾਰਸੁਕੀਜੈ॥੧॥ਰਹਾਉ॥ਸੁਰਗਮੁਕਤਿਬੈ
ਕੁੰਠਸਭਿਬਾਂਛਹਿਨਿਤਿਆਸਾਆਸਕਰੀਜੈ॥ਹਰਿਦਰਸਨਕੇਜਨਮੁਕਤਿਨਮਾਂ
ਗਹਿਮਿਲਿਦਰਸਨਤ੍ਰਿਪਤਿਮਨੁਧੀਜੈ॥੧॥ਮਾਇਆਮੋਹੁਸਬਲੁਹੈਭਾਰੀਮੋਹੁਕ
ਲਖਦਾਗਲਗੀਜੈ॥ਮੇਰੇਠਾਕੁਰਕੇਜਨਅਲਿਪਤਹੈਮੁਕਤੇਜਿਉਮੁਰਗਾਈਪੰਕੁ
ਨਭੀਜੈ॥੨॥ਚੰਦਨਵਾਸੁਭੁਇਅੰਗਮਵੇੜੀਕਿਵਮਿਲੀਐਚੰਦਨੁਲੀਜੈ॥
ਕਾਢਿਖੜਗੁਗੁਰਗਿਆਨੁਕਰਾਰਾਬਿਖੁਛੇਦਿਛੇਦਿਰਸੁਪੀਜੈ॥੩॥ਆਨਿਆਨਿ
ਸਮਧਾਬਹੁਕੀਨੀਪਲੁਬੈਸੰਤਰਭਸਮਕਰੀਜੈ॥ਮਹਾਉਗ੍ਰਪਾਪਸਾਕਤਨਰਕੀਨੇ
ਮਿਲਿਸਾਧੂਲੂਕੀਦੀਜੈ॥੪॥ਸਾਧੂਸਾਧਸਾਧਜਨਨੀਕੇਜਿਨਅੰਤਰਿਨਾਮੁਧਰੀ
ਜੈ॥ਪਰਸਨਿਪਰਸੁਭਏਸਾਧੂਜਨੁਜਨੁਹਰਿਭਗਵਾਨੁਦਿਖੀਜੈ॥੫॥ਸਾਕਤਸੂਤੁਬਹੁ
ਗੁਰਝੀਭਰਿਆਕਿਉਕਰਿਤਾਨੁਤਨੀਜੈ॥ਤੰਤੁਸੂਤੁਕਿਛੁਨਿਕਸੈਨਾਹੀਸਾਕਤਸੰਗੁ
ਨਕੀਜੈ॥੬॥ਸਤਿਗੁਰਸਾਧਸੰਗਤਿਹੈਨੀਕੀਮਿਲਿਸੰਗਤਿਰਾਮੁਰਵੀਜੈ॥ਅੰਤ
ਰਿਰਤਨਜਵੇਹਰਮਾਣਕਗੁਰਕਿਰਪਾਤੇਲੀਜੈ॥੭॥ਮੇਰਾਠਾਕੁਰੁਵਡਾਵਡਾਹੈਸੁ
ਆਮੀਹਮਕਿਉਕਰਿਮਿਲਹਮਿਲੀਜੈ॥ਨਾਨਕਮੇਲਿਮਿਲਾਏਗੁਰੁਪੂਰਾਜਨਕ
ਉਪੂਰਨੁਦੀਜੈ॥੮॥੨॥ਕਲਿਆਨੁਮਹਲਾ੪ ਰਾਮਾਰਮਰਾਮੋਰਾਮੁਰ
ਵੀਜੈ॥ਸਾਧੂਸਾਧਸਾਧਜਨਨੀਕੇਮਿਲਿਸਾਧੂਹਰਿਰੰਗੁਕੀਜੈ॥੧॥ਰਹਾਉ॥ਜੀ
ਅਜੰਤਸਭੁਜਗੁਹੈਜੇਤਾਮਨੁਡੋਲਤਡੋਲਕਰੀਜੈ॥ਕ੍ਰਿਪਾਕ੍ਰਿਪਾਕਰਿਸਾਧੁਮਿ
ਲਾਵਹੁਜਗੁਥੰਮਨਕਉਥੰਮੁਦੀਜੈ॥੧॥ਬਸੁਧਾਤਲੈਤਲੈਸਭਊਪਰਿਮਿਲਿ
ਸਾਧੂਚਰਨਰੁਲੀਜੈ॥ਅਤਿਊਤਮਅਤਿਊਤਮਹੋਵਹੁਸਭਸਿਸਟਿਚਰਨਤਲ
ਦੀਜੈ॥੨॥ਗੁਰਮੁਖਿਜੋਤਿਭਲੀਸਿਵਨੀਕੀਆਨਿਪਾਨੀਸਕਤਿਭਰੀਜੈ॥ਮੈਨ

ਦੰਤਨਿਕਸੇਗੁਰਬਚਨੀਸਾਰੂਚਬਿਚਬਿਹਰਿਰਸੁਪੀਜੈ॥੩॥ਰਾਮਨਾਮਅਨੁਗ੍ਰਹੁਬ
ਹੁਕੀਆਗੁਰਸਾਧੂਪੁਰਖਮਿਲੀਜੈ॥ਗੁਨਰਾਮਨਾਮਬਿਸਥੀਰਨਕੀਏਹਰਿਸਗਲ ੯੮੪
ਭਵਨਜਸੁਦੀਜੈ॥੪॥ਸਾਧੂਸਾਧਸਾਧਮਨਿਪ੍ਰੀਤਮਬਿਨੁਦੇਖੇਰਹਿਨਸਕੀਜੈ॥ਜਿ
ਉਜਲਮੀਨਜਲੰਜਲਪ੍ਰੀਤਿਹੈਖਿਨੁਜਲਬਿਨੁਫੂਟਿਮਰੀਜੈ॥੫॥ਮਹਾਅਭਾ
ਗਅਭਾਗਹੈਜਿਨਕੇਤਿਨਸਾਧੂਧੂਰਿਨਪੀਜੈ॥ਤਿਨਾਤਿਸਨਾਜਲਤਜਲਤਨਹੀ
ਬੂਝਹਿਡੰਡੁਧਰਮਰਾਇਕਾਦੀਜੈ॥੬॥ਸਭਿਤੀਰਥਬਰਤਜਗਪੁੰਨਕੀਏਹਿ
ਵੈਗਾਲਿਗਾਲਿਤਨੁਛੀਜੈ॥ਅਤੁਲਾਤੋਲੁਰਾਮਨਾਮੁਹੈਗੁਰਮਤਿਕੋਪੁਜੈਨਤੋਲ
ਤੁਲੀਜੈ॥੭॥ਤਵਗੁਨਬ੍ਰਹਮਬ੍ਰਹਮਤੂਜਾਨਹਿਜਨਨਾਨਕਸਰਨਿਪਰੀਜੈ॥ਤੂਜ
ਲਨਿਧਿਮੀਨਹਮਤੇਰੇਕਰਿਕਿਰਪਾਸੰਗਿਰਖੀਜੈ॥੮॥੩॥ਕਲਿਆਨਮਹ
ਲਾ੪ ਰਾਮਾਰਮਰਾਮੋਪੂਜਕਰੀਜੈ॥ਮਨੁਤਨੁਅਰਪਿਧਰਉਸਭੁਆਗੈ
ਰਸੁਗੁਰਮਤਿਗਿਆਨੁਦ੍ਰਿੜੀਜੈ॥੧॥ਰਹਾਉ॥ਬ੍ਰਹਮਨਾਮਗੁਣਸਾਖਤਰੋਵਰ
ਨਿਤਚੁਨਿਚੁਨਿਪੂਜਕਰੀਜੈ॥ਆਤਮਦੇਉਦੇਉਹੈਆਤਮੁਰਸਿਲਾਗੈਪੂਜਕ
ਰੀਜੈ॥੧॥ਬਿਬੇਕਬੁਧਿਸਭਜਗਮਹਿਨਿਰਮਲਬਿਚਰਿਬਿਚਰਿਰਸੁਪੀਜੈ
॥ਗੁਰਪਰਸਾਦਿਪਦਾਰਥੁਪਾਇਆਸਤਿਗੁਰਕਉਇਹੁਮਨੁਦੀਜੈ॥੨॥ਨਿਰਮੋ
ਲਕੁਅਤਿਹੀਰੋਨੀਕੋਹੀਰੈਹੀਰੁਬਿਧੀਜੈ॥ਮਨੁਮੋਤੀਸਾਲੁਹੈਗੁਰਸਬਦੀਜਿ
ਤੁਹੀਰਾਪਰਖਿਲਈਜੈ॥੩॥ਸੰਗਤਿਸੰਤਸੰਗਿਲਗਿਊਚੇਜਿਉਪੀਪਪਲ
ਸਖਾਇਲੀਜੈ॥ਸਭਨਰਮਹਿਪ੍ਰਾਨੀਊਤਮੁਹੋਵੈਰਾਮਨਾਮੈਬਾਸੁਬਸੀਜੈ॥੪॥
ਨਿਰਮਲਨਿਰਮਲਕਰਮਬਹੁਕੀਨੇਨਿਤਸਾਖਾਹਰੀਜੜ੍ਹੀਜੈ॥ਧਰਮੁਫੁਲੁਫਲੁਗੁ
ਰਿਗਿਆਨੁਦ੍ਰਿੜਾਇਆਬਹਕਾਰਬਾਸੁਜਗਿਦੀਜੈ॥੫॥ਏਕਜੋਤਿਏਕੋਮਨਿਵ
ਸਿਆਸਭਬ੍ਰਹਮਦ੍ਰਿਸਟਿਇਕੁਕੀਜੈ॥ਆਤਮਰਾਮੁਸਭਏਕੈਹੈਪਸਰੇਸਭਚਰ
ਨਤਲੇਸਿਰੁਦੀਜੈ॥੬॥ਨਾਮਬਿਨਾਨਕਟੇਨਰਦੇਖਹੁਤਿਨਘਸਿਘਸਿਨਾਕਵ
ਢੀਜੈ॥ਸਾਕਤਨਰਅਹੰਕਾਰੀਕਹੀਅਹਿਬਿਨੁਨਾਵੈਧ੍ਰਿਗੁਜੀਵੀਜੈ॥੭॥ਜ
ਬਲਗਸਾਸੁਸਾਸੁਮਨਅੰਤਰਿਤਤੁਬੇਗਲਸਰਨਿਪਰੀਜੈ॥ਨਾਨਕਕ੍ਰਿਪਾਕ੍ਰਿਪਾਕ

ਰਿਧਾਰਹੁਮੈਸਾਧੂਚਰਨਪਖੀਜੈ॥੮॥੪॥ਕਲਿਆਨਮਹਲਾ ੪ ॥ਰਾਮਾ
ਮੈਸਾਧੂਚਰਨਧੁਵੀਜੈ॥ਕਿਲਬਿਖਦਹਨਹੋਹਿਖਿਨਅੰਤਰਿਮੇਰੇਠਾਕੁਰਕਿਰਪਾ
ਕੀਜੈ॥੧॥ਰਹਾਉ॥ਮੰਗਤਜਨਦੀਨਖਰੇਦਰਿਠਾਢੇਅਤਿਤਰਸਨਕਉਦਾਨੁਦੀ
ਜੈ॥ਤ੍ਰਾਹਿਤ੍ਰਾਹਿਸਰਨਿਪ੍ਰਭਆਏਮੋਕਉਗੁਰਮਤਿਨਾਮੁਦ੍ਰਿੜੀਜੈ॥੧॥ਕਾਮਕਰੋ
ਧੁਨਗਰਮਹਿਸਬਲਾਨਿਤਉਠਿਉਠਿਜੂਝੁਕਰੀਜੈ॥ਅੰਗੀਕਾਰੁਕਰਹੁਰਖਿਲੇ
ਵਹੁਗੁਰਪੂਰਾਕਾਢਿਕਢੀਜੈ॥੨॥ਅੰਤਰਿਅਗਨਿਸਬਲਅਤਿਬਿਖਿਆ
ਹਿਵਸੀਤਲੁਸਬਦੁਗੁਰਦੀਜੈ॥ਤਨਿਮਨਿਸਾਂਤਿਹੋਇਅਧਿਕਾਈਰੋਗੁਕਾਟੈਸੂ
ਖਿਸਵੀਜੈ॥੩॥ਜਿਉਸੂਰਜੁਕਿਰਣਿਰਵਿਆਸਰਬਠਾਈਸਭਘਟਿਘਟਿਰ
ਮੁਰਵੀਜੈ॥ਸਾਧੂਸਾਧਮਿਲੇਰਸੁਪਾਵੈਤਤੁਨਿਜਘਰਿਬੈਠਿਆਪੀਜੈ॥੪॥
ਜਨਕਉਪ੍ਰੀਤਿਲਗੀਗੁਰਸੇਤੀਜਿਉਚਕਵੀਦੇਖਿਸੂਰੀਜੈ॥ਨਿਰਖਤਨਿਰਖ
ਤਰੈਨਿਸਭਨਿਰਖੀਮੁਖੁਕਾਢੈਅੰਮ੍ਰਿਤੁਪੀਜੈ॥੫॥ਸਾਕਤਸੁਆਨਕਹੀਅਹਿਬ
ਹੁਲੋਭੀਬਹੁਦੁਰਮਤਿਮੈਲੁਭਰੀਜੈ॥ਆਪਨਸੁਆਇਕਰਹਿਬਹੁਬਾਤਾਤਿਨਾ
ਕਾਵਿਸਾਹੁਕਿਆਕੀਜੈ॥੬॥ਸਾਧੂਸਾਧਸਰਨਿਮਿਲਿਸੰਗਤਿਜਿਤੁਹਰਿਰ
ਸੁਕਾਢਿਕਢੀਜੈ॥ਪਰਉਪਕਾਰਬੋਲਹਿਬਹੁਗੁਣੀਆਮੁਖਿਸੰਤਭਗਤਹਰਿ
ਦੀਜੈ॥੭॥ਤੂਅਗਮਦਇਆਲਦਇਆਪਤਿਦਾਤਾਸਭਦਇਆਧਾਰਿਰਖਿ
ਲੀਜੈ॥ਸਰਬਜੀਅਜਗਜੀਵਨੁਏਕੋਨਾਨਕਪ੍ਰਤਿਪਾਲਕਰੀਜੈ॥੮॥੫॥
ਕਲਿਆਨੁਮਹਲਾ ੪ ॥ਰਾਮਾਹਮਦਾਸਨਦਾਸਕਰੀਜੈ॥ਜਬਲਗਿ
ਸਾਸੁਹੋਇਮਨਅੰਤਰਿਸਾਧੂਧੂਰਿਪਿਵੀਜੈ॥੧॥ਰਹਾਉ॥ਸੰਕਰੁਨਾਰਦੁਸੇਖਨ
ਗਮੁਨਿਧੂਰਿਸਾਧੂਕੀਲੋਚੀਜੈ॥ਭਵਨਭਵਨਪਵਿਤ੍ਰਹੋਹਿਸਭਿਜਹਸਾਧੂਚਰ
ਨਧਰੀਜੈ॥੧॥ਤਜਿਲਾਜਅਹੰਕਾਰੁਸਭੁਤਜੀਐਮਿਲਿਸਾਧੂਸੰਗਿਰਹੀਜੈ॥
ਧਰਮਰਾਇਕੀਕਾਨਿਚੁਕਾਵੈਬਿਖੁਡੁਬਦਾਕਾਢਿਕਢੀਜੈ॥੨॥ਭਰਮਿਸੂਕੇਬ
ਹੁਉਭਸੁਕਕਹੀਅਹਿਮਿਲਿਸਾਧੂਸੰਗਿਹਰੀਜੈ॥ਤਾਤੇਬਿਲਮੁਪਲੁਢਿਲਨ
ਕੀਜੈਜਾਇਸਾਧੂਚਰਨਿਲਗੀਜੈ॥੩॥ਰਾਮਨਾਮਕੀਰਤਨਰਤਨਵਥੁਹਰਿਸਾ

ਧੂਪਾਸਿਰਖੀਜੈ॥ਜੋਬਚਨੁਗੁਰਸਤਿਸਤਿਕਰਿਮਾਨੈਤਿਸੁਆਗੈਕਾਢਿਧਰੀ
ਜੈ॥੪॥ਸੰਤਹੁਸੁਨਹੁਸੁਨਹੁਜਨਭਾਈਗੁਰਕਾਢੀਬਾਹਕੁਕੀਜੈ॥ਜੇਆਤਮਕ ੬੮੫
ਉਸੁਖੁਸੁਖੁਨਿਤਲੋੜਹੁਤਾਂਸਤਿਗੁਰਸਰਨਿਪਵੀਜੈ॥੫॥ਜੇਵਡਭਾਗੁਹੋਇ
ਅਤਿਨੀਕਾਤਾਂਗੁਰਮਤਿਨਾਮੁਦ੍ਰਿੜੀਜੈ॥ਸਭੁਮਾਇਆਮੋਹੁਬਿਖਮੁਜਗੁਤ
ਰੀਐਸਹਜੇਹਰਿਰਸੁਪੀਜੈ॥੬॥ਮਾਇਆਮਾਇਆਕੇਜੋਅਧਿਕਾਈਵਿ
ਚਿਮਾਇਆਪਚੈਪਚੀਜੈ॥ਅਗਿਆਨੁਅੰਧੇਰੁਮਹਾਪੰਥੁਬਿਖੜਾਅਹੰਕਾ
ਰਿਭਾਰਿਲਦਿਲੀਜੈ॥੭॥ਨਾਨਕਰਾਮਰਮਰਮੁਰਮਰਮਰਾਮੈਤੇਗਤਿਕੀਜੈ॥
ਸਤਿਗੁਰੁਮਿਲੈਤਾਨਾਮੁਦ੍ਰਿੜਾਏਰਾਮਨਾਮੈਰਲੈਮਿਲੀਜੈ॥੮॥੬॥ਛਕਾ੧

ਰਾਗੁਪਰਭਾਤੀਬਿਭਾਸਮਹਲਾ੧ ਚਉਪਦੇਘਰੁ੧ ੧ੴਸਤਿਨਾਮੁਕਰਤਾਪੁਰਖੁਨਿਰਭਉ
ਨਿਰਵੈਰੁਅਕਾਲਮੂਰਤਿਅਜੂਨੀਸੈਭੰਗੁਰਪ੍ਰਸਾਦਿ
॥ਨਾਇਤੇਰੈਤਰਣਾਨਾਇਪਤਿਪੂਜ॥ਨਾਉਤੇਰਾਗਹਣਾਮਤਿਮਕਸੂਦੁ॥ਨਾਇਤੇਰੈਨ
ਉਮੰਨੇਸਭਕੋਇ॥ਵਿਣੁਨਾਵੈਪਤਿਕਬਹੁਨਹੋਇ॥੧॥ਅਵਰਸਿਆਣਪਸ
ਗਲੀਪਾਜੁ॥ਜੈਬਖਸੇਤੈਪੂਰਾਕਾਜੁ॥੧॥ਰਹਾਉ॥ਨਾਉਤੇਰਾਤਾਣੁਨਾਉਦੀਬਾ
ਣੁ॥ਨਾਉਤੇਰਾਲਸਕਰੁਨਾਉਸੁਲਤਾਨੁ॥ਨਾਇਤੇਰੈਮਾਣੁਮਹਤਪਰਵਾਣੁ॥ਤੇਰੀ
ਨਦਰੀਕਰਮਿਪਵੈਨੀਸਾਣੁ॥੨॥ਨਾਇਤੇਰੈਸਹਜੁਨਾਇਸਾਲਾਹ॥ਨਾਉਤੇਰਾਅੰ
ਮ੍ਰਿਤੁਬਿਖੁਉਠਿਜਾਇ॥ਨਾਇਤੇਰੈਸਭਿਸੁਖਵਸਹਿਮਨਿਆਇ॥ਬਿਨੁਨਾਵੈਬ
ਧੀਜਮਪੁਰਿਜਾਇ॥੩॥ਨਾਰੀਬੇਰੀਘਰਦਰਦੇਸ॥ਮਨਕੀਆਖੁਸੀਆਕੀਚਹਿ
ਵੇਸ॥ਜਾਂਸਦੇਤਾਂਢਿਲਨਪਾਇ॥ਨਾਨਕਕੂੜੁਕੂੜੋਹੋਇਜਾਇ॥੪॥੧॥ਪ੍ਰਭਾਤੀ
ਮਹਲਾ ੧ ॥ਤੇਰਾਨਾਮੁਰਤਨੁਕਰਮੁਚਾਨਣੁਸੁਰਤਿਤਿਥੈਲੋਇ॥ਅੰਧੇਰੁਅੰ
ਧੀਵਾਪਰੈਸਗਲਲੀਜੈਖੋਇ॥੧॥ਇਹੁਸੰਸਾਰੁਸਗਲਾਬਿਕਾਰੁ॥ਤੇਰਾਨਾਮੁਦਾ
ਰੂਅਵਰੁਨਾਸਤਿਕਰਣਹਾਰੁਅਪਾਰੁ॥੧॥ਰਹਾਉ॥ਪਾਤਾਲਪੁਰੀਆਏਕਭਾਰਹੋ
ਵਹਿਲਾਖਕਰੋੜਿ॥ਤੇਰੇਲਾਲਕੀਮਤਿਤਾਪਵੈਜਾਂਸਿਰੈਹੋਵਹਿਹੋਰਿ॥੨॥ਦੂਖ
ਤੇਸੁਖਊਪਜਹਿਸੁਖੀਹੋਵਹਿਦੂਖ॥ਜਿਤੁਮੁਖਿਤੂਸਾਲਾਹੀਅਹਿਤਿਤੁਮੁਖਿਕੈਸੀ
ਭੂਖ॥੩॥ਨਾਨਕਮੂਰਖੁਏਕੁਤੂਅਵਰੁਭਲਾਸੈਸਾਰੁ॥ਜਿਤੁਤਨਿਨਾਮੁਨਊਪਜੈਸੇਤ
ਨਹੋਹਿਖੁਆਰੁ॥੪॥੨॥ਪ੍ਰਭਾਤੀਮਹਲਾ ੧ ॥ਜੈਕਾਰਣਿਬੇਦਬ੍ਰਹਮੈਉਚ
ਰੇਸੰਕਰਿਛੋਡੀਮਾਇਆ॥ਜੈਕਾਰਣਿਸਿਧਭਏਉਦਾਸੀਦੇਵੀਮਰਮੁਨਪਾਇਆ
॥੧॥ਬਾਬਾਮਨਿਸਾਚਾਮੁਖਿਸਾਚਾਕਹੀਐਤਰੀਐਸਾਚਾਹੋਈ॥ਦੁਸਮਨੁਦੂਖੁਨ
ਆਵੈਨੇੜੈਹਰਿਮਤਿਪਾਵੈਕੋਈ॥੧॥ਰਹਾਉ॥ਅਗਨਿਬਿੰਬਪਵਣੈਕੀਬਾਣੀ
ਤੀਨਿਨਾਮਕੇਦਾਸਾ॥ਤੇਤਸਕਰਜੋਨਾਮੁਨਲੇਵਹਿਵਾਸਹਿਕੋਟਪੰਚਾਸਾ॥੨॥ਜੇਕੋ
ਏਕਕਰੈਚੰਗਿਆਈਮਨਿਚਿਤਿਬਹੁਤੁਬਫਾਵੈ॥ਏਤੇਗੁਣਏਤੀਆਚੰਗਿਆ
ਈਆਦੇਇਨਪਛੋਤਾਵੈ॥੩॥ਤੁਧੁਸਾਲਾਹਨਿਤਿਨਧਨੁਪਲੈਨਾਨਕਕਾਧਨੁਸੋਈ

॥ਜੇਕੋਜੀਉਕਹੈਓਨਾਕਉਜਮਕੀਤਲਬਨਹੋਈ॥੪॥੩॥ਪ੍ਰਭਾਤੀਮਹਲਾ੧
॥ਜਾਕੈਰੂਪੁਨਾਹੀਜਾਤਿਨਾਹੀਨਾਹੀਮੁਖੁਮਾਸਾ॥ਸਤਿਗੁਰਿਮਿਲੇਨਿਰੰਜਨੁਪਾਇਆ
ਤੇਰੈਨਾਮਿਹੋਇਨਿਵਾਸਾ॥੧॥ਅਉਧੂਸਹਜੇਤਤੁਬੀਚਾਰਿ॥ਜਾਤੇਫਿਰਿਨਆਵਹੁਸੈ
ਸਾਰਿ॥੧॥ਰਹਾਉ॥ਜਾਕੈਕਰਮੁਨਾਹੀਧਰਮੁਨਾਹੀਨਾਹੀਸੁਚਿਮਾਲਾ॥ਸਿਵਜੋਤਿ
ਕੰਨਹੁਬੁਧਿਪਾਈਸਤਿਗੁਰੂਰਖਵਾਲਾ॥੨॥ਜਾਕੈਬਰਤੁਨਾਹੀਨੇਮੁਨਾਹੀਨਾਹੀ
ਬਕਬਾਈ॥ਗਤਿਅਵਗਤਿਕੀਚਿੰਤਨਾਹੀਸਤਿਗੁਰੂਫੁਰਮਾਈ॥੩॥ਜਾਕੈਆ
ਸਨਾਹੀਨਿਰਾਸਨਾਹੀਚਿਤਿਸੁਰਤਿਸਮਝਾਈ॥ਤੰਤਕਉਪਰਮਤੰਤੁਮਿਲਿਆ
ਨਾਨਕਾਬੁਧਿਪਾਈ॥੪॥੪॥ਪ੍ਰਭਾਤੀਮਹਲਾ੧ ॥ਤਾਕਾਕਹਿਆਦਰਿ
ਪਰਵਾਣੁ॥ਬਿਖੁਅੰਮ੍ਰਿਤੁਦੁਇਸਮਕਰਿਜਾਣੁ॥੧॥ਕਿਆਕਹੀਐਸਰਬੇਰਹਿ
ਆਸਮਾਇ॥ਜੋਕਿਛੁਵਰਤੈਸਭਤੇਰੀਰਜਾਇ॥੧॥ਰਹਾਉ॥ਪ੍ਰਗਟੀਜੋਤਿਚੂਕ
ਅਭਿਮਾਨੁ॥ਸਤਿਗੁਰਿਦੀਆਅੰਮ੍ਰਿਤਨਾਮੁ॥੨॥ਕਲਿਮਹਿਆਇਆਸੋਜਨੁਜਾ
ਣੁ॥ਸਾਚੀਦਰਗਹਪਾਵੈਮਾਣੁ॥੩॥ਕਹਣਾਸੁਨਣਾਅਕਥਘਰਿਜਾਇ॥ਕਥ
ਨੀਬਦਨੀਨਾਨਕਜਲਿਜਾਇ॥੪॥੫॥ਪ੍ਰਭਾਤੀਮਹਲਾ ੧ ॥ਅੰਮ੍ਰਿਤੁ
ਨੀਰੁਗਿਆਨਿਮਨਮਜਨੁਅਠਸਠਿਤੀਰਥਸੰਗਿਗਹੇ॥ਗੁਰਉਪਦੇਸਿਜਵਾਹ
ਰਮਾਣਕਸੇਵੇਸਿਖੁਸੁਖੋਜਿਲਹੈ॥੧॥ਗੁਰਸਮਾਨਿਤੀਰਥੁਨਹੀਕੋਇ॥ਸਰੁਸੰਤੋ
ਖੁਤਾਸੁਗੁਰੁਹੋਇ॥੧॥ਰਹਾਉ॥ਗੁਰੁਦਰੀਆਉਸਦਾਜਲੁਨਿਰਮਲੁਮਿਲਿਆ
ਦੁਰਮਤਿਮੈਲੁਹਰੈ॥ਸਤਿਗੁਰਿਪਾਇਐਪੂਰਾਨਾਵਣੁਪਸੂਪਰੇਤਹੁਦੇਵਕਰੈ॥੨॥
॥ਰਤਾਸਚਿਨਾਮਿਤਲਹੀਅਲੁਸੋਗੁਰੁਪਰਮਲੁਕਹੀਐ॥ਜਾਕੀਵਾਸੁਬਨਾਸਪ
ਤਿਸਉਰੈਤਾਸੁਚਰਣਲਿਵਰਹੀਐ॥੩॥ਗੁਰਮੁਖਿਜੀਅਪ੍ਰਾਨਉਪਜਹਿਗੁਰ
ਮੁਖਿਸਿਵਘਰਿਜਾਈਐ॥ਗੁਰਮੁਖਿਨਾਨਕਸਚਿਸਮਾਈਐਗੁਰਮੁਖਿਨਿਜਪ
ਦੁਪਾਈਐ॥੪॥੬॥ਪ੍ਰਭਾਤੀਮਹਲਾ੧ ॥ਗੁਰਪਰਸਾਦੀਵਿਦਿਆਵੀ
ਚਾਰੈਪੜਿਪੜਿਪਾਵੈਮਾਨੁ॥ਆਪਾਮਧੇਆਪੁਪਰਗਾਸਿਆਪਾਇਆਅੰਮ੍ਰਿਤੁ
ਨਾਮੁ॥੧॥ਕਰਤਾਤੂਮੇਰਾਜਜਮਾਨੁ॥ਇਕਦਖਿਣਾਹਉਤੈਪਹਿਮਾਗਉਦੇਹਿਆ

ਪਵਾਨਾਮੁ॥੧॥ਰਹਾਉ॥ਪੰਚਤਸਕਰਧਾਵਤਰਾਖੇਚੂਕਾਮਨਿਅਭਿਮਾਨੁ॥ਦਿਸਟਿ
ਬਿਕਾਰੀਦੁਰਮਤਿਭਾਗੀਐਸਾਬ੍ਰਹਮਗਿਆਨੁ॥੨॥ਜਤੁਸਤੁਚਾਵਲਦੈਆਕਣ
ਕਕਰਿਪ੍ਰਾਪਤਿਪਾਤੀਧਾਨੁ॥ਦੂਧੁਕਰਮੁਸੰਤੋਖੁਘੀਉਕਰਿਐਸਾਮਾਂਗਉਦਾਨੁ॥੩॥
ਖਿਮਾਧੀਰਜੁਕਰਿਗਊਲਵੇਰੀਸਹਜੇਬਛਰਾਖੀਰੁਪੀਐ॥ਸਿਫਤਿਸਰਮਕਾ
ਕਪੜਾਮਾਂਗਉਹਰਿਗੁਣਨਾਨਕਰਵਤੁਰਹੈ॥੪॥੭॥ਪ੍ਰਭਾਤੀਮਹਲਾ੧
॥ਆਵਤੁਕਿਨੈਨਰਾਖਿਆਜਾਵਤੁਕਿਉਰਾਖਿਆਜਾਇ॥ਜਿਸਤੇਹੋਆਸੋਈਪ
ਰੁਜਾਣੈਜਾਂਉਸਹੀਮਾਹਿਸਮਾਇ॥੧॥ਤੂਹੈਹੈਵਾਹੁਤੇਰੀਰਜਾਇ॥ਜੋਕਿਛੁਕਰਹਿਸੋ
ਈਪਰੁਹੋਇਬਾਅਵਰੁਨਕਰਣਾਜਾਇ॥੧॥ਰਹਾਉ॥ਜੈਸੇਹਰਹਟਕੀਮਾਲਾਟਿੰਡ
ਲਗਤਹੈਇਕਸਖਨੀਹੋਰਫੇਰਿਭਰੀਅਤਹੈ॥ਤੈਸੋਹੀਇਹੁਖੇਲੁਖਸਮਕਾਜਿਉਉ
ਸਕੀਵਡਿਆਈ॥੨॥ਸੁਰਤੀਕੈਮਾਰਗਿਚਲਿਕੈਉਲਟੀਨਦਰਿਪ੍ਰਗਾਸੀ॥ਮਨਿ
ਵੀਚਾਰਿਦੇਖੁਬ੍ਰਹਮਗਿਆਨੀਕਉਨੁਗਿਰਹੀਕਉਨੁਉਦਾਸੀ॥੩॥ਜਿਸਕੀਆਸਾਤਿ
ਸਹੀਸਉਪਿਕੈਏਹੁਰਹਿਆਨਿਰਮਾਣੁ॥ਜਿਸਤੇਹੋਆਸੋਈਕਰਿਮਾਨਿਆਨਾਨਕ
ਗਿਰਹੀਉਦਾਸੀਸੋਪਰਵਾਣੁ॥੪॥੮॥ਪ੍ਰਭਾਤੀਮਹਲਾ੧ ॥ਦਿਸਟਿਬਿ
ਕਾਰੀਬੰਧਨਿਬਾਂਧੈਹਉਤਿਸਕੈਬਲਿਜਾਈ॥ਪਾਪਪੁੰਨਕੀਸਾਰਨਜਾਣੈਭੂਲਾ
ਫਿਰੈਅਜਾਈ॥੧॥ਬੋਲਹੁਸਚੁਨਾਮੁਕਰਤਾਰ॥ਫੁਨਿਬਹੁੜਿਨਆਵਣਵਾਰ॥
੧॥ਰਹਾਉ॥ਊਚਾਤੇਫੁਨਿਨੀਚੁਕਰਤੁਹੈਨੀਚਕਰੈਸੁਲਤਾਨੁ॥ਜਿਨੀਜਾਣੁਸੁਜਾਣਿ
ਆਜਗਿਤੇਪੂਰੇਪਰਵਾਣੁ॥੨॥ਤਾਕਉਸਮਝਾਵਣਜਾਈਐਜੇਕੋਭੂਲਾਹੋਈ॥
ਆਪੇਖੇਲਕਰੇਸਭਕਰਤਾਐਸਾਬੂਝੈਕੋਈ॥੩॥ਨਾਉਪ੍ਰਭਾਤੈਸਬਦਿਧਿਆਈ
ਐਛੋਡਹੁਦੁਨੀਪਰੀਤਾ॥ਪ੍ਰਣਵਤਿਨਾਨਕਦਾਸਨਿਦਾਸਾਜਗਿਹਾਰਿਆਤਿਨਿਜੀ
ਤਾ॥੪॥੯॥ਪ੍ਰਭਾਤੀਮਹਲਾ੧ ॥ਮਨੁਮਾਇਆਮਨੁਧਾਇਆਮਨੁਪੰਖੀ
ਆਕਾਸਿ॥ਤਸਕਰਸਬਦਿਨਿਵਾਰਿਆਨਗਰੁਵੁਠਾਸਾਬਾਸਿ॥ਜਾਤੂਰਾਖਹਿਰਾ
ਖਿਲੈਹਿਸਾਬਤੁਹੋਵੈਰਾਸਿ॥੧॥ਐਸਾਨਾਮੁਰਤਨੁਨਿਧਿਮੇਰੈ॥ਗੁਰਮਤਿਦੇਹਿਲ
ਗਉਪਗਿਤੇਰੈ॥੧॥ਰਹਾਉ॥ਮਨੁਜੋਗੀਮਨੁਭੋਗੀਆਮਨੁਮੂਰਖੁਗਾਵਾਰੁ॥ਮਨੁਦਾ

ਤਾਮਨੁਮੰਗਤਾਮਨਸਿਰਿਗੁਰੁਕਰਤਾਰੁ॥ਪੰਚਮਾਰਿਸੁਖੁਪਾਇਆਐਸਾਬ੍ਰਹਮੁਵੀ ੬੮੧
ਚਾਰੁ॥੨॥ਘਟਿਘਟਿਏਕੁਵਖਾਣੀਐਕਹਉਨਦੇਖਿਆਜਾਇ॥ਖੋਟੋਪੂਠੋਰਾਲੀ
ਐਬਿਨੁਨਾਵੈਪਤਿਜਾਇ॥ਜਾਤੂਮੇਲਹਿਤਾਮਿਲਿਰਹਾਂਜਾਂਤੇਰੀਹੋਇਰਜਾਇ॥
੩॥ਜਾਤਿਜਨਮੁਨਹਪੂਛੀਐਸਚਘਰੁਲੇਹੁਬਤਾਇ॥ਸਾਜਾਤਿਸਾਪਤਿਹੈਜੇਹੇ
ਕਰਮਕਮਾਇ॥ਜਨਮਮਰਨਦੁਖੁਕਾਟੀਐਨਾਨਕਛੂਟਸਿਨਾਇ॥੪॥੧੦॥ਪ੍ਰਭਾ
ਤੀਮਹਲਾ੧ ॥ਜਾਗਤੁਬਿਗਸੈਮੂਠੋਅੰਧਾ॥ਗਲਿਫਾਹੀਸਿਰਿਮਾਰੇਧੰਧ
ਾ॥ਆਸਾਆਵੈਮਨਸਾਜਾਇ॥ਉਰਝੀਤਾਣੀਕਿਛੁਨਬਸਾਇ॥੧॥ਜਾਗਸਿਜੀਵਣ
ਜਾਗਣਹਾਰਾ॥ਸੁਖਸਾਗਰਅੰਮ੍ਰਿਤਭੰਡਾਰਾ॥੧॥ਰਹਾਉ॥ਕਹਿਓਨਬੂਝੈਅੰਧੁਨਸੂਝੈ
ਭੋਂਡੀਕਾਰਕਮਾਈ॥ਆਪੇਪ੍ਰੀਤਿਪ੍ਰੇਮਪਰਮੇਸੁਰੁਕਰਮੀਮਿਲੈਵਡਾਈ॥੨॥ਦਿਨੁਦਿ
ਨੁਆਵੈਤਿਲੁਤਿਲੁਛੀਜੈਮਾਇਆਮੋਹੁਘਟਾਈ॥ਬਿਨੁਗੁਰਬੂਡੋਠਉਰਨਪਾਵੈਜ
ਬਲਗਦੂਜੀਰਾਈ॥੩॥ਅਹਿਨਿਸਿਜੀਆਦੇਖਿਸਮਾਲੈਸੁਖੁਦੁਖੁਪੁਰਬਿਕਮਾਈ
॥ਕਰਮਹੀਣੁਸਚੁਭੀਖਿਆਮਾਂਗੈਨਾਨਕਮਿਲੈਵਡਾਈ॥੪॥੧੧॥ਪ੍ਰਭਾਤੀਮਹਲਾ੧
॥ਮਸਟਿਕਰਉਮੂਰਖੁਜਗਿਕਹੀਆ॥ਅਧਿਕਬਕਉਤੇਰੀਲਿਵਰਹੀਆ॥
ਭੂਲਚੂਕਤੇਰੈਦਰਬਾਰਿ॥ਨਾਮਬਿਨਾਕੈਸੇਆਚਾਰ॥੧॥ਐਸੇਝੂਠਿਮੁਠੇਸੰਸਾਰਾ॥ਨਿੰ
ਦਕੁਨਿੰਦੈਮੁਝੈਪਿਆਰਾ॥੧॥ਰਹਾਉ॥ਜਿਸੁਨਿੰਦਹਿਸੋਈਬਿਧਿਜਾਣੈ॥ਗੁਰਕੈਸਬ
ਦੇਦਰਿਨੀਸਾਣੈ॥ਕਾਰਣਨਾਮੁਅੰਤਰਿਗਤਿਜਾਣੈ॥ਜਿਸਨੋਨਦਰਿਕਰੇਸੋਈਬਿਧਿ
ਜਾਣੈ॥੨॥ਮੈਮੈਲੌਊਜਲੁਸਚੁਸੋਇ॥ਊਤਮੁਆਖਿਨਊਚਾਹੋਇ॥ਮਨਮੁਖੁਖੂਲਿ
ਮਹਾਬਿਖੁਖਾਇ॥ਗੁਰਮੁਖਿਹੋਇਸੁਰਾਚੈਨਾਇ॥੩॥ਅੰਧੌਬੋਲੌਮੁਗਧੁਗਵਾਰੁ॥
ਹੀਣੌਨੀਚੁਬੁਰੌਬੁਰਿਆਰੁ॥ਨੀਧਨਕੌਧਨੁਨਾਮੁਪਿਆਰੁ॥ਇਹੁਧਨੁਸਾਰੁਹੋਰੁਬਿਖਿ
ਆਛਾਰੁ॥੪॥ਉਸਤਤਿਨਿੰਦਾਸਬਦੁਵੀਚਾਰੁ॥ਜੋਦੇਵੈਤਿਸਕਉਜੈਕਾਰੁ॥ਤੂਬਖ
ਸਹਿਜਾਤਿਪਤਿਹੋਇ॥ਨਾਨਕੁਕਹੈਕਹਾਵੈਸੋਇ॥੫॥੧੨॥ਪ੍ਰਭਾਤੀਮਹਲਾ੧
ਖਾਇਆਮੈਲੁਵਧਾਇਆਪੈਧੈਘਰਕੀਹਾਣਿ॥ਬਕਿਬਕਿਵਾਦੁਚਲਾਇਆ
ਬਿਨੁਨਾਵੈਬਿਖੁਜਾਣਿ॥੧॥ਬਾਬਾਐਸਾਬਿਖਮਜਾਲਿਮਨੁਵਾਸਿਆ॥ਬਿਬਲੁ

ਭਾਗਿ ਸਹਜਿ ਪਰਗਾਸਿਆ ॥੧॥ ਰਹਾਉ ॥ ਬਿਖੁ ਖਾਣਾ ਬਿਖੁ ਬੋਲਣਾ ਬਿਖੁ ਕੀ ਕਾਰ ਕਮਾਇ ॥ ਜਮ ਦਰਿ ਬਾਧੇ ਮਾਰੀਅਹਿ ਛੂਟਸਿ ਸਾਚੈ ਨਾਇ ॥੨॥ ਜਿਵ ਆਇਆ ਤਿਵ ਜਾਇਸੀ ਕੀਆ ਲਿਖਿ ਲੈ ਜਾਇ ॥ ਮਨਮੁਖਿ ਮੂਲੁ ਗਵਾਇਆ ਦਰਗਹ ਮਿਲੈ ਸਜਾਇ ॥੩॥ ਜਗੁ ਖੋਟੌ ਸਚੁ ਨਿਰਮਲੌ ਗੁਰ ਸਬਦੀ ਵੀਚਾਰਿ ॥ ਤੇ ਨਰ ਵਿਰਲੇ ਜਾਣੀਅਹਿ ਜਿਨ ਅੰਤਰਿ ਗਿਆਨੁ ਮੁਰਾਰਿ ॥੪॥ ਅਜਰੁ ਜਰੈ ਨੀਝਰੁ ਝਰੈ ਅਮਰ ਅਨੰਦ ਸਰੂਪ ॥ ਨਾਨਕੁ ਜਲ ਕੌ ਮੀਨੁ ਸੈ ਥੇ ਭਾਵੈ ਰਾਖਹੁ ਪ੍ਰੀਤਿ ॥੫॥੧੩॥

ਪ੍ਰਭਾਤੀ ਮਹਲਾ ੧ ॥

ਗੀਤ ਨਾਦ ਹਰਖ ਚਤੁਰਾਈ ॥ ਰਹਸ ਰੰਗ ਫੁਰਮਾਇਸਿ ਕਾਈ ॥ ਪੈਨ੍ਹਣੁ ਖਾਣਾ ਚੀਤਿ ਨ ਪਾਈ ॥ ਸਾਚੁ ਸਹਜੁ ਸੁਖੁ ਨਾਮਿ ਵਸਾਈ ॥੧॥ ਕਿਆ ਜਾਨਾਂ ਕਿਆ ਕਰੈ ਕਰਾਵੈ ॥ ਨਾਮ ਬਿਨਾ ਤਨਿ ਕਿਛੁ ਨ ਸੁਖਾਵੈ ॥੧॥ ਰਹਾਉ ॥ ਜੋਗ ਬਿਨੋਦ ਸ੍ਵਾਦ ਆਨੰਦਾ ॥ ਮਤਿ ਸਤ ਭਾਇ ਭਗਤਿ ਗੋਬਿੰਦਾ ॥ ਕੀਰਤਿ ਕਰਮ ਕਾਰ ਨਿਜ ਸੰਦਾ ॥ ਅੰਤਰਿ ਰਵਤੌ ਰਾਜ ਰਵਿੰਦਾ ॥੨॥ ਪ੍ਰਿਉ ਪ੍ਰਿਉ ਪ੍ਰੀਤਿ ਪ੍ਰੇਮਿ ਉਰ ਧਾਰੀ ॥ ਦੀਨਾ ਨਾਥੁ ਪੀਉ ਬਨਵਾਰੀ ॥ ਅਨਦਿਨੁ ਨਾਮੁ ਦਾਨੁ ਬ੍ਰਤਕਾਰੀ ॥ ਤ੍ਰਿਪਤਿ ਤਰੰਗ ਤਤੁ ਬੀਚਾਰੀ ॥੩॥ ਅਕਥੌ ਕਥਉ ਕਿਆ ਮੈ ਜੋਰੁ ॥ ਭਗਤਿ ਕਰੀ ਕਰਾਇਹਿ ਮੋਰ ॥ ਅੰਤਰਿ ਵਸੈ ਚੂਕੈ ਮੈ ਮੋਰ ॥ ਕਿਸੁ ਸੇਵੀ ਦੂਜਾ ਨਹੀ ਹੋਰੁ ॥੪॥ ਗੁਰ ਕਾ ਸਬਦੁ ਮਹਾ ਰਸੁ ਮੀਠਾ ॥ ਐਸਾ ਅੰਮ੍ਰਿਤੁ ਅੰਤਰਿ ਡੀਠਾ ॥ ਜਿਨਿ ਚਾਖਿਆ ਪੂਰਾ ਪਦੁ ਹੋਇ ॥ ਨਾਨਕ ਧ੍ਰਾਪਿਓ ਤਨਿ ਸੁਖੁ ਹੋਇ ॥੫॥੧੪॥

ਪ੍ਰਭਾਤੀ ਮਹਲਾ ੧ ॥

ਅੰਤਰਿ ਦੇਖਿ ਸਬਦਿ ਮਨੁ ਮਾਨਿਆ ਅਵਰੁ ਨ ਰਾਂਗਨਹਾਰਾ ॥ ਅਹਿਨਿਸਿ ਜੀਆ ਦੇਖਿ ਸਮਾਲੇ ਤਿਸ ਹੀ ਕੀ ਸਰਕਾਰਾ ॥੧॥ ਮੇਰਾ ਪ੍ਰਭੁ ਰਾਂਗਿ ਘਣੌ ਅਤਿ ਰੂੜੌ ॥ ਦੀਨ ਦਇਆਲੁ ਪ੍ਰੀਤਮ ਮਨਮੋਹਨੁ ਅਤਿ ਰਸ ਲਾਲ ਸਗੂੜੌ ॥੧॥ ਰਹਾਉ ॥ ਊਪਰਿ ਕੂਪੁ ਗਗਨ ਪਨਿਹਾਰੀ ਅੰਮ੍ਰਿਤੁ ਪੀਵਣਹਾਰਾ ॥ ਜਿਸ ਕੀ ਰਚਨਾ ਸੋ ਬਿਧਿ ਜਾਣੈ ਗੁਰਮੁਖਿ ਗਿਆਨੁ ਵੀਚਾਰਾ ॥੨॥ ਪਸਰੀ ਕਿਰਣਿ ਰਸਿ ਕਮਲ ਬਿਗਾਸੇ ਸਸਿ ਘਰਿ ਸੂਰੁ ਸਮਾਇਆ ॥ ਕਾਲੁ ਬਿਧੁੰਸਿ ਮਨਸਾ ਮਨਿ ਮਾਰੀ ਗੁਰ ਪ੍ਰਸਾਦਿ ਪ੍ਰਭੁ ਪਾਇਆ ॥੩॥ ਅਤਿ ਰਸਿ ਰੰਗਿ ਚਲੂਲੈ ਰਾਤੀ ਦੂਜਾ ਰੰਗੁ ਨ ਕੋਈ ॥ ਨਾਨਕ ਰਸਨਿ ਰਸਾਏ ਰਾਤੇ ਰਵਿ ਰਹਿਆ ਪ੍ਰਭੁ ਸੋਈ ॥੪॥੧੫॥ ਪ੍ਰਭਾਤੀ ਮਹਲਾ ੧ ॥

॥ ਬਾਰਹ ਮਹਿ ਰਾਵਲ ਖਪਿ ਜਾਵਹਿ ਚਹੁ ਛਿਅ ਮਹਿ ਸੰਨਿਆਸੀ ॥ ਜੋਗੀ ਕਾਪੜੀਆ ਸਿਰਖੂਥੇ ਬਿਨੁ ਸਬਦੈ ਗਲਿ ਫਾਸੀ ॥੧॥ ਸਬਦਿ ਰਤੇ ਪੂਰੇ ਬੈਰਾਗੀ ॥ ਅਉਹਠਿ ਹਸਤ ਮਹਿ ਭੀਖਿਆ ਜਾਚੀ ਏਕ ਭਾਇ ਲਿਵ ਲਾਗੀ ॥੧॥ ਰਹਾਉ ॥ ਬ੍ਰਹਮਣ ਵਾਦੁ ਪੜਹਿ ਕਰਿ ਕਿਰਿਆ ਕਰਣੀ ਕਰਮ ਕਰਾਏ ॥ ਬਿਨੁ ਬੂਝੇ ਕਿਛੁ ਸੂਝੈ ਨਾਹੀ ਮਨਮੁਖੁ ਵਿਛੁੜਿ ਦੁਖੁ ਪਾਏ ॥੨॥ ਸਬਦਿ ਮਿਲੇ ਸੇ ਸੂਚਾਚਾਰੀ ਸਾਚੀ ਦਰਗਹ ਮਾਨੇ ॥ ਅਨਦਿਨੁ ਨਾਮਿ ਰਤਨਿ ਲਿਵ ਲਾਗੇ ਜੁਗਿ ਜੁਗਿ ਸਾਚਿ ਸਮਾਨੇ ॥੩॥ ਸਗਲੇ ਕਰਮ ਧਰਮ ਸੁਚਿ ਸੰਜਮ ਜਪ ਤਪ ਤੀਰਥ ਸਬਦਿ ਵਸੇ ॥ ਨਾਨਕ ਸਤਿਗੁਰ ਮਿਲੈ ਮਿਲਾਇਆ ਦੂਖ ਪਰਾਛਤ ਕਾਲ ਨਸੇ ॥੪॥੧੬॥

ਪ੍ਰਭਾਤੀ ਮਹਲਾ ੧ ॥

ਸੰਤਾ ਕੀ ਰੇਣੁ ਸਾਧ ਜਨ ਸੰਗਤਿ ਹਰਿ ਕੀਰਤਿ ਤਰੁ ਤਾਰੀ ॥ ਕਹਾ ਕਰੈ ਬਪੁਰਾ ਜਮੁ ਡਰਪੈ ਗੁਰਮੁਖਿ ਰਿਦੈ ਮੁਰਾਰੀ ॥੧॥ ਜਲਿ ਜਾਉ ਜੀਵਨੁ ਨਾਮ ਬਿਨਾ ॥ ਹਰਿ ਜਪਿ ਜਾਪੁ ਜਪਉ ਜਪਮਾਲੀ ਗੁਰਮੁਖਿ ਆਵੈ ਸਾਦੁ ਮਨਾ ॥੧॥ ਰਹਾਉ ॥ ਗੁਰ ਉਪਦੇਸ ਸਾਚੁ ਸੁਖੁ ਜਾ ਕਉ ਕਿਆ ਤਿਸੁ ਉਪਮਾ ਕਹੀਐ ॥ ਲਾਲ ਜਵੇਹਰ ਰਤਨ ਪਦਾਰਥ ਖੋਜਤ ਗੁਰਮੁਖਿ ਲਹੀਐ ॥੨॥ ਚੀਨੈ ਗਿਆਨੁ ਧਿਆਨੁ ਧਨੁ ਸਾਚੌ ਏਕ ਸਬਦਿ ਲਿਵ ਲਾਵੈ ॥ ਨਿਰਾਲੰਬੁ ਨਿਰਹਾਰੁ ਨਿਹਕੇਵਲੁ ਨਿਰਭਉ ਤਾੜੀ ਲਾਵੈ ॥੩॥ ਸਾਇਰ ਸਪਤ ਭਰੇ ਜਲ ਨਿਰਮਲਿ ਉਲਟੀ ਨਾਵ ਤਰਾਵੈ ॥ ਬਾਹਰਿ ਜਾਤੌ ਠਾਕਿ ਰਹਾਵੈ ਗੁਰਮੁਖਿ ਸਹਜਿ ਸਮਾਵੈ ॥੪॥ ਸੋ ਗਿਰਹੀ ਸੋ ਦਾਸੁ ਉਦਾਸੀ ਜਿਨਿ ਗੁਰਮੁਖਿ ਆਪੁ ਪਛਾਨਿਆ ॥ ਨਾਨਕੁ ਕਹੈ ਅਵਰੁ ਨਹੀ ਦੂਜਾ ਸਾਚ ਸਬਦਿ ਮਨੁ ਮਾਨਿਆ ॥੫॥੧੭॥

ਰਾਗੁ ਪ੍ਰਭਾਤੀ ਮਹਲਾ ੩ ਚਉਪਦੇ

ੴ ਸਤਿਗੁਰ ਪ੍ਰਸਾਦਿ ॥

ਗੁਰਮੁਖਿ ਵਿਰਲਾ ਕੋਈ ਬੂਝੈ ਸਬਦੇ ਰਹਿਆ ਸਮਾਈ ॥ ਨਾਮਿ ਰਤੇ ਸਦਾ ਸੁਖੁ ਪਾਵੈ ਸਾਚਿ ਰਹੈ ਲਿਵ ਲਾਈ ॥੧॥ ਹਰਿ ਹਰਿ ਨਾਮੁ ਜਪਹੁ ਜਨ ਭਾਈ ॥ ਗੁਰ ਪ੍ਰਸਾਦਿ ਮਨੁ ਅਸਥਿਰੁ ਹੋਵੈ ਅਨਦਿਨੁ ਹਰਿ ਰਸਿ ਰਹਿਆ ਅਘਾਈ ॥੧॥ ਰਹਾਉ ॥ ਅਨਦਿਨੁ ਭਗਤਿ ਕਰਹੁ ਦਿਨੁ ਰਾਤੀ ਇਸੁ ਜੁਗ ਕਾ ਲਾਹਾ ਭਾਈ ॥ ਸਦਾ ਜਨ ਨਿਰਮਲ ਮੈਲੁ ਨ ਲਾਗੈ ਸਚਿ ਨਾਮਿ ਚਿਤੁ ਲਾਈ ॥੨॥ ਸੁਖੁ ਸੀਗਾਰੁ ਸਤਿਗੁਰੂ ਦਿਖਾਇਆ ਨਾਮਿ ਵਡੀ ਵਡਿ

ਆਈ॥ਅਖੁਟਭੰਡਾਰਭਰੇਕਦੇਤੋਟਿਨਆਵੈਸਦਾਹਰਿਸੇਵਹੁਭਾਈ॥੩॥ਆਪੇਕਰ
ਤਾਜਿਸਨੋਦੇਵੈਤਿਸੁਵਸੈਮਨਿਆਈ॥ਨਾਨਕਨਾਮੁਧਿਆਇਸਦਾਤੂਸਤਿਗੁਰਿਦੀ
ਆਦਿਖਾਈ॥੪॥੧॥ਪ੍ਰਭਾਤੀਮਹਲਾ੩ ॥ਨਿਰਗੁਣੀਆਰੇਕਉਬਖਸਿਲੈਸੁ
ਆਮੀਆਪੇਲੈਹੁਮਿਲਾਈ॥ਤੂਬੇਅੰਤੁਤੇਰਾਅੰਤੁਨਪਾਇਆਸਬਦੇਦੇਹੁਬੁਝਾਈ॥
੧॥ਹਰਿਜੀਉਤੁਧੁਵਿਟਹੁਬਲਿਜਾਈ॥ਤਨੁਮਨੁਅਰਪੀਤੁਧੁਆਗੈਰਾਖਉਸਦਾਰਹਾਂ
ਸਰਣਾਈ॥੧॥ਰਹਾਉ॥ਆਪਣੇਭਾਣੇਵਿਚਿਸਦਾਰਖੁਸੁਆਮੀਹਰਿਨਾਮੋਦੇਹਿਵਡਿ
ਆਈ॥ਪੂਰੇਗੁਰਤੇਭਾਣਾਜਾਪੈਅਨਦਿਨੁਸਹਜਿਸਮਾਈ॥੨॥ਤੇਰੈਭਾਣੈਭਗਤਿਜੇ
ਤੁਧੁਭਾਵੈਆਪੇਬਖਸਿਮਿਲਾਈ॥ਤੇਰੈਭਾਣੈਸਦਾਸੁਖੁਪਾਇਆਗੁਰਿਤ੍ਰਿਸਨਾਅ
ਗਨਿਬੁਝਾਈ॥੩॥ਜੋਤੂੰਕਰਹਿਸੁਹੋਵੈਕਰਤੇਅਵਰੁਨਕਰਣਾਜਾਈ॥ਨਾਨਕਨਾਵੈ
ਜੇਵਡੁਅਵਰੁਨਦਾਤਾਪੂਰੇਗੁਰਤੇਪਾਈ॥੪॥੨॥ਪ੍ਰਭਾਤੀਮਹਲਾ੩ ॥
ਗੁਰਮੁਖਿਹਰਿਸਾਲਾਹਿਆਜਿੰਨਾਤਿਨਸਲਾਹਿਹਰਿਜਾਤਾ॥ਵਿਚਹੁਭਰਮੁਗਇਆ
ਹੈਦੂਜਾਗੁਰਕੈਸਬਦਿਪਛਾਤਾ॥੧॥ਹਰਿਜੀਉਤੂਮੇਰਾਇਕੁਸੋਈ॥ਤੁਧੁਜਪੀਤੁਧੈ
ਸਾਲਾਹੀਗਤਿਮਤਿਤੁਝਤੇਹੋਈ॥੧॥ਰਹਾਉ॥ਗੁਰਮੁਖਿਸਾਲਾਹਨਿਸੇਸਾਦੁਪਾਇ
ਨਿਮੀਠਾਅੰਮ੍ਰਿਤੁਸਾਰੁ॥ਸਦਾਮੀਠਾਕਦੇਨਫੀਕਾਗੁਰਸਬਦੀਵੀਚਾਰੁ॥੨॥ਜਿਨਿਮੀ
ਠਾਲਾਇਆਸੋਈਜਾਣੈਤਿਸੁਵਿਟਹੁਬਲਿਜਾਈ॥ਸਬਦਿਸਲਾਹੀਸਦਾਸੁਖ
ਦਾਤਾਵਿਚਹੁਆਪੁਗਵਾਈ॥੩॥ਸਤਿਗੁਰੁਮੇਰਾਸਦਾਹੈਦਾਤਾਜੋਇਛੈਸੋਫਲੁਪਾ
ਏ॥ਨਾਨਕਨਾਮੁਮਿਲੈਵਡਿਆਈਗੁਰਸਬਦੀਸਚੁਪਾਏ॥੪॥੩॥ਪ੍ਰਭਾਤੀਮਹ
ਲਾ੩ ॥ਜੋਤੇਰੀਸਰਣਾਈਹਰਿਜੀਉਤਿਨਤੂਰਾਖਨਜੋਗੁ॥ਤੁਧੁਜੇਵਡੁਮੈਅਵ
ਰੁਨਸੁਝੈਨਾਕੋਹੋਆਨਹੋਗੁ॥੧॥ਹਰਿਜੀਉਸਦਾਤੇਰੀਸਰਣਾਈ॥ਜਿਉਭਾਵੈਤਿਉਰ
ਖਹੁਮੇਰੇਸੁਆਮੀਏਹਤੇਰੀਵਡਿਆਈ॥੧॥ਰਹਾਉ॥ਜੋਤੇਰੀਸਰਣਾਈਹਰਿਜੀ
ਉਤਿਨਕੀਕਰਹਿਪ੍ਰਤਿਪਾਲ॥ਆਪਿਕ੍ਰਿਪਾਕਰਿਰਾਖਹੁਹਰਿਜੀਉਪੋਹਿਨਸ
ਕੈਜਮਕਾਲੁ॥੨॥ਤੇਰੀਸਰਣਾਈਸਚੀਹਰਿਜੀਉਨਾਓਹਘਟੈਨਜਾਇ॥ਜੋਹਰਿ
ਛੋਡਿਦੂਜੈਭਾਇਲਾਗੈਓਹੁਜੰਮੈਤੈਮਰਿਜਾਇ॥੩॥ਜੋਤੇਰੀਸਰਣਾਈਹਰਿਜੀਉ

ਤਿਨਾਦੂਖਭੂਖਕਿਛੁਨਾਹਿ॥ਨਾਨਕਨਾਮੁਸਲਾਹਿਸਦਾਤੂਸਚੈਸਬਦਿਸਮਾਹਿ॥੪॥
੪॥ਪ੍ਰਭਾਤੀਮਹਲਾ੩ ॥ਗੁਰਮੁਖਿਹਰਿਜੀਉਸਦਾਧਿਆਵਹੁਜਬਲਗੁ
ਜੀਅਪਰਾਨ॥ਗੁਰਸਬਦੀਮਨੁਨਿਰਮਲੁਹੋਆਚੂਕਾਮਨਿਅਭਿਮਾਨੁ॥ਸਫਲੁਜ
ਨਮੁਤਿਸੁਪ੍ਰਾਨੀਕੇਰਾਹਰਿਕੈਨਾਮਿਸਮਾਨ॥੧॥ਮੇਰੇਮਨਗੁਰਕੀਸਿਖਸੁਣੀਜੈ॥ਹਰਿਕ
ਨਾਮੁਸਦਾਸੁਖਦਾਤਾਸਹਜੇਹਰਿਰਸੁਪੀਜੈ॥੧॥ਰਹਾਉ॥ਮੂਲੁਪਛਾਣਨਿਤਿਨਨਿ
ਜਘਰਿਵਾਸਾਸਹਜੇਹੀਸੁਖੁਹੋਈ॥ਗੁਰਕੈਸਬਦਿਕਮਲੁਪਰਗਾਸਿਆਹਉਮੈਦੁ
ਰਮਤਿਖੋਈ॥ਸਭਨਾਮਹਿਏਕੋਸਚੁਵਰਤੈਵਿਰਲਾਬੂਝੈਕੋਈ॥੨॥ਗੁਰਮਤੀਮ
ਨੁਨਿਰਮਲੁਹੋਆਅੰਮ੍ਰਿਤੁਤਤੁਵਖਾਣੈ॥ਹਰਿਕਾਨਾਮੁਸਦਾਮਨਿਵਸਿਆਵਿਚਿ
ਮਨਹੀਮਨੁਮਾਨੈ॥ਸਦਬਲਿਹਾਰੀਗੁਰਅਪੁਨੇਵਿਟਹੁਜਿਤੁਆਤਮਰਾਮੁਪਛਾ
ਣੈ॥੩॥ਮਾਨਸਜਨਮਿਸਤਿਗੁਰੂਨਸੇਵਿਆਬਿਰਥਾਜਨਮੁਗਵਾਇਆ॥ਨਦ
ਰਿਕਰੇਤਾਂਸਤਿਗੁਰੁਮੇਲੇਸਹਜੇਸਹਜਿਸਮਾਇਆ॥ਨਾਨਕਨਾਮੁਮਿਲੈਵਡਿਆ
ਈਪੂਰੈਭਾਗਿਧਿਆਇਆ॥੪॥੫॥ਪ੍ਰਭਾਤੀਮਹਲਾ੩ ॥ਆਪੇਭਾਂਤਿ
ਬਣਾਏਬਹੁਰੰਗੀਸਿਸਟਿਉਪਾਇਪ੍ਰਭਿਖੇਲੁਕੀਆ॥ਕਰਿਕਰਿਵੇਖੈਕਰੇਕਰਾਏ
ਸਰਬਜੀਆਨੋਰਿਜਕੁਦੀਆ॥੧॥ਕਲੀਕਾਲਮਹਿਰਵਿਆਰਾਮੁ॥ਘਟਿਘਟਿ
ਪੂਰਿਰਹਿਆਪ੍ਰਭੁਏਕੋਗੁਰਮੁਖਿਪਰਗਟੁਹਰਿਹਰਿਨਾਮੁ॥੧॥ਰਹਾਉ॥ਗੁਪਤਾਨਾ
ਮੁਵਰਤੈਵਿਚਿਕਲਜੁਗਿਘਟਿਘਟਿਹਰਿਭਰਪੂਰਿਰਹਿਆ॥ਨਾਮੁਰਤਨੁਤਿਨ
ਹਿਰਦੈਪ੍ਰਗਟਿਆਜੋਗੁਰਸਰਣਾਈਭਜਿਪਇਆ॥੨॥ਇੰਦ੍ਰੀਪੰਚਪੰਚੇਵਸਿ
ਆਣੈਖਿਮਾਸੰਤੋਖੁਗੁਰਮਤਿਪਾਵੈ॥ਸੋਧਨੁਧਨੁਹਰਿਜਨੁਵਡਪੂਰਾਜੋਭੈਬੈਰਾਗਿਹ
ਰਿਗੁਣਗਾਵੈ॥੩॥ਗੁਰਤੇਮੁਹੁਫੇਰੇਜੇਕੋਈਗੁਰਕਾਕਹਿਆਨਚਿਤਿਧਰੈ॥ਕਰਿਆ
ਚਾਰਬਹੁਸੰਪਉਸੰਚੈਜੋਕਿਛੁਕਰੈਸੁਨਰਕਿਪਰੈ॥੪॥ਏਕੋਸਬਦੁਏਕੋਪ੍ਰਭੁਵਰਤੈ
ਸਭਏਕਸੁਤੇਉਤਪਤਿਚਲੈ॥ਨਾਨਕਗੁਰਮੁਖਿਮੇਲਿਮਿਲਾਏਗੁਰਮੁਖਿਹਰਿਹਰਿ
ਜਾਇਰਲੈ॥੫॥੬॥ਪ੍ਰਭਾਤੀਮਹਲਾ੩ ॥ਮੇਰੇਮਨਗੁਰੁਅਪਣਾਸਾਲਾ
ਹਿ॥ਪੂਰਾਭਾਗੁਹੋਵੈਮੁਖਿਮਸਤਕਿਸਦਾਹਰਿਕੇਗੁਣਗਾਹਿ॥੧॥ਰਹਾਉ॥ਅੰਮ੍ਰਿ

ਤਨਾਮੁਭੋਜਨੁਹਰਿਦੇਇ॥ਕੋਟਿਮਧੇਕੋਈਵਿਰਲਾਲੇਇ॥ਜਿਸਨੋਅਪਣੀਨਦਰਿ
ਕਰੇਇ॥੧॥ਗੁਰਕੇਚਰਣਮਨਮਾਹਿਵਸਾਇ॥ਦੁਖੁਅਨੇਰਾਅੰਦਰਹੁਜਾਇ॥ਆਪੇਸਾ
ਚਾਲਏਮਿਲਾਇ॥੨॥ਗੁਰਕੀਬਾਣੀਸਿਉਲਾਇਪਿਆਰੁ॥ਐਥੈਓਥੈਏਹੁਅਧ
ਾਰੁ॥ਆਪੇਦੇਵੈਸਿਰਜਨਹਾਰੁ॥੩॥ਸਚਾਮਨਾਏਅਪਣਾਭਾਣਾ॥ਸੋਈਭਗਤੁਸੁਘ
ੜੁਸੋਜਾਣਾ॥ਨਾਨਕੁਤਿਸਕੈਸਦਕੁਰਬਾਣਾ॥੪॥੭॥੧੭॥੭॥੨੪॥

ਪ੍ਰਭਾਤੀਮਹਲਾ੪ ਬਿਭਾਸ॥ ੴਸਤਿਗੁਰਪ੍ਰਸਾਦਿ॥

ਰਸਕਿਰਸਕਿਗੁਨਗਾਵਹਗੁਰਮਤਿਲਿਵਉਨਮਨਿਨਾਮਿਲਗਾਨਾ॥ਅੰਮ੍ਰਿਤੁਰਸੁਪੀ
ਆਗੁਰਸਬਦੀਹਮਨਾਮਵਿਟਹੁਕੁਰਬਾਨਾ॥੧॥ਹਮਰੇਜਗਜੀਵਨਹਰਿਪ੍ਰਾਨਹਰਿ
ਊਤਮੁਰਿਦਅੰਤਰਿਭਾਇਓਗੁਰਿਮੰਤ੍ਰੁਦੀਓਹਰਿਕਾਨਾ॥੧॥ਰਹਾਉ॥ਆਵਹੁਸੰਤ
ਮਿਲਹੁਮੇਰੇਭਾਈਮਿਲਿਹਰਿਹਰਿਨਾਮੁਵਖਾਨਾ॥ਕਿਤੁਬਿਧਿਕਿਉਪਾਈਐਪ੍ਰ
ਭੁਅਪੁਨਾਮੋਕਉਕਰਹੁਉਪਦੇਸੁਹਰਿਦਾਨਾ॥੨॥ਸਤਸੰਗਤਿਮਾਹਿਹਰਿਹਰਿਵਸਿ
ਆਮਿਲਿਸੰਗਤਿਹਰਿਗੁਨਜਾਨਾ॥ਵਡੈਭਾਗਿਸਤਸੰਗਤਿਪਾਈਗੁਰੁਸਤਿਗੁਰੁ
ਪਰਸਿਭਗਵਾਨਾ॥੩॥ਗੁਨਗਾਵਹਪ੍ਰਭਅਗਮਠਾਕੁਰਕੇਗੁਨਗਾਇਰਹੇਹੈਰਾਨਾ॥ਜ
ਨਨਾਨਕਕਉਗੁਰਿਕਿਰਪਾਧਾਰੀਹਰਿਨਾਮੁਦੀਓਖਿਨਦਾਨਾ॥੪॥੧॥ਪ੍ਰਭਾਤੀਮਹਲ
੪ ॥ਉਗਵੈਸੂਰੁਗੁਰਮੁਖਿਹਰਿਬੋਲਹਿਸਭਰੈਨਿਸਮਾਲਹਿਹਰਿਗਾਲ੍ਹ॥
ਹਮਰੈਪ੍ਰਭਿਹਮਲੋਚਲਗਾਈਹਮਕਰਹਪ੍ਰਭੂਹਰਿਭਾਲ॥੧॥ਮੇਰਾਮਨੁਸਾਧੂਧੂਰਿ
ਰਵਾਲ॥ਹਰਿਹਰਿਨਾਮੁਦ੍ਰਿੜਾਇਓਗੁਰਿਮੀਠਾਗੁਰਪਗਝਾਰਹਹਮਬਾਲ॥੧॥
ਰਹਾਉ॥ਸਾਕਤਕਉਦਿਨੁਰੈਨਿਅੰਧਾਰੀਮੋਹਿਫਾਥੇਮਾਇਆਜਾਲ॥ਖਿਨੁਪ
ਲੁਹਰਿਪ੍ਰਭੁਰਿਦੈਨਵਸਿਓਰਿਨਿਬਾਧੇਬਹੁਬਿਧਿਬਾਲ॥੨॥ਸਤਸੰਗਤਿਮਿ
ਲਿਮਤਿਬੁਧਿਪਾਈਹਉਛੂਟੇਮਮਤਾਜਾਲ॥ਹਰਿਨਾਮਾਹਰਿਮੀਠਲਗਾਨਾਗੁਰਿ
ਕੀਏਸਬਦਿਨਿਹਾਲ॥੩॥ਹਮਬਾਰਿਕਗੁਰਅਗਮਗੁਸਾਈਗੁਰਕਰਿਕਿਰਪਾਪ੍ਰ
ਤਿਪਾਲ॥ਬਿਖੁਭਉਜਲਡੁਬਦੇਕਾਢਿਲੇਹੁਪ੍ਰਭਗੁਰਨਾਨਕਬਾਲਗੁਪਾਲ॥੪॥

੨॥ਪ੍ਰਭਾਤੀਮਹਲਾ੪ ॥ਇਕੁਖਿਨੁਹਰਿਪ੍ਰਭਿਕਿਰਪਾਧਾਰੀਗੁਨਗਾਏਰਸਕ ੬੮੦
ਰਸੀਕ॥ਗਾਵਤਸੁਨਤਦੋਊਭਏਮੁਕਤੇਜਿਨਾਗੁਰਮੁਖਿਖਿਨੁਹਰਿਪੀਕ॥੧॥ਮੇਰੈਮ
ਨਿਹਰਿਹਰਿਰਾਮਨਾਮੁਰਸੁਟੀਕ॥ਗੁਰਮੁਖਿਨਾਮੁਸੀਤਲਜਲੁਪਾਇਆਹਰਿਹਰਿਨ
ਮੁਪੀਆਰਸੁਝੀਕ॥੧॥ਰਹਾਉ॥ਜਿਨਹਰਿਹਿਰਦੈਪ੍ਰੀਤਿਲਗਾਨੀਤਿਨਾਮਸਤਕਿ
ਊਜਲਟੀਕ॥ਹਰਿਜਨਸੋਭਾਸਭਜਗਊਪਰਿਜਿਉਵਿਚਿਉਡਵਾਸਸਿਕੀਕ॥੨॥
ਜਿਨਹਰਿਹਿਰਦੈਨਾਮੁਨਵਸਿਓਤਿਨਸਭਿਕਾਰਜਫੀਕ॥ਜੈਸੇਸੀਗਾਰੁਕਰੈਦੇਹਮਾਨੁ
ਖਨਾਮਬਿਨਨਕਟੇਨਕਕੀਕ॥੩॥ਘਟਿਘਟਿਰਮਈਆਰਮਤਰਾਮਰਾਇਸਭਵਰ
ਤੈਸਭਮਹਿਈਕ॥ਜਨਨਾਨਕਕਉਹਰਿਕਿਰਪਾਧਾਰੀਗੁਰਬਚਨਿਧਿਆਇਓਘਰੀ
ਮੀਕ॥੪॥੩॥ਪ੍ਰਭਾਤੀਮਹਲਾ੪ ॥ਅਗਮਦਇਆਲਕ੍ਰਿਪਾਪ੍ਰਭਿਧਾ
ਰੀਮੁਖਿਹਰਿਹਰਿਨਾਮੁਹਮਕਹੇ॥ਪਤਿਤਪਾਵਨਹਰਿਨਾਮੁਧਿਆਇਓਸਭਿਕਿਲਬਿ
ਖਪਾਪਲਹੇ॥੧॥ਜਪਿਮਨਰਾਮਨਾਮੁਰਵਿਰਹੇ॥ਦੀਨਦਇਆਲੁਦੁਖਭੰਜਨੁਗਾ
ਇਓਗੁਰਮਤਿਨਾਮੁਪਦਾਰਥੁਲਹੇ॥੧॥ਰਹਾਉ॥ਕਾਇਆਨਗਰਿਨਗਰਿਹਰਿਬਸਿ
ਓਮਤਿਗੁਰਮਤਿਹਰਿਹਰਿਸਹੇ॥ਸਰੀਰਸਰੋਵਰਿਨਾਮੁਹਰਿਪ੍ਰਗਟਿਓਘਰਮੰਦਰਿਹ
ਰਿਪ੍ਰਭੁਲਹੇ॥੨॥ਜੋਨਰਭਰਮਿਭਰਮਿਉਦਿਆਨੇਤੇਸਾਕਤਮੂੜ੍ਹਮੁਹੇ॥ਜਿਉਮ੍ਰਿ
ਗਨਾਭਿਬਸੈਬਾਸੁਬਸਨਾਭ੍ਰਮਿਭ੍ਰਮਿਓਝਾਰਗਹੇ॥੩॥ਤੁਮਵਡਅਗਮਅਗਾਧਿਬੋਧਿ
ਪ੍ਰਭਮਤਿਦੇਵਹੁਹਰਿਪ੍ਰਭਲਹੇ॥ਜਨਨਾਨਕਕਉਗੁਰਿਹਾਥੁਸਿਰਿਧਰਿਓਹਰਿਰਾਮਨ
ਾਮਿਰਵਿਰਹੇ॥੪॥੪॥ਪ੍ਰਭਾਤੀਮਹਲਾ੪ ॥ਮਨਿਲਾਗੀਪ੍ਰੀਤਿਰਾਮਨਾਮਹ
ਰਿਹਰਿਜਾਪਿਓਹਰਿਪ੍ਰਭੁਵਡਫਾ॥ਸਤਿਗੁਰਬਚਨਸੁਖਾਨੇਹੀਅਰੈਹਰਿਧਾਰੀਹਰਿਪ੍ਰ
ਭਕ੍ਰਿਪਫਾ॥੧॥ਮੇਰੇਮਨਭਜੁਰਾਮਨਾਮਹਰਿਨਿਮਖਫਾ॥ਹਰਿਹਰਿਦਾਨੁਦੀਓਗੁਰਿਪੂ
ਰੈਹਰਿਨਾਮਾਮਨਿਤਨਿਬਸਫਾ॥੧॥ਰਹਾਉ॥ਕਾਇਆਨਗਰਿਵਸਿਓਘਰਿਮੰਦਰਿ
ਜਪਿਸੋਭਾਗੁਰਮੁਖਿਕਰਪਫਾ॥ਹਲਤਿਪਲਤਿਜਨਭਏਸੁਹੇਲੇਮੁਖਊਜਲਗੁਰ
ਮੁਖਿਤਰਫਾ॥੨॥ਅਨਭਉਹਰਿਹਰਿਹਰਿਲਿਵਲਾਗੀਹਰਿਉਰਧਾਰਿਓਗੁਰਿਨਿ
ਮਖਫਾ॥ਕੋਟਿਕੋਟਿਕੇਦੋਖਸਭਜਨਕੇਹਰਿਦੂਰਿਕੀਏਇਕਪਲਫਾ॥੩॥ਤੁਮਰੇ

ਜਨਤੁਮਹੀਤੇਜਨੇਪ੍ਰਭਜਾਨਿਓਜਨਤੇਮੁਖਫਿਰਾ॥ਹਰਿਹਰਿਆਪੁਧਾਰਿਓਹਰਿਜਨਮਹਿ
ਜਨਨਾਨਕੁਹਰਿਪ੍ਰਭੁਇਕਠਾ॥੪॥੫॥ਪ੍ਰਭਾਤੀਮਹਲਾ੪ ॥ਗੁਰਸਤਿਗੁਰਿ
ਨਾਮੁਦ੍ਰਿੜਾਇਓਹਰਿਹਰਿਹਮਮੁਏਜੀਵੇਹਰਿਜਪਿਭਾ॥ਧਨੁਧੰਨੁਗੁਰੂਗੁਰੁਸਤਿਗੁਰੁਪੂ
ਰਾਬਿਖੁਡੁਬਦੇਬਾਹਦੇਇਕਾਢਿਭਾ॥੧॥ਜਪਿਮਨਰਾਮਨਾਮੁਅਰਧਾਂਭਾ॥ਉਪਜੰਪਿਉ
ਪਾਇਨਪਾਈਐਕਤਹੂਗੁਰਿਪੂਰੈਹਰਿਪ੍ਰਭੁਲਾਭਾ॥੧॥ਰਹਾਉ॥ਰਾਮਨਾਮੁਰਸੁਰਾਮਰ
ਸਾਇਣੁਰਸੁਪੀਆਗੁਰਮਤਿਰਸਭਾ॥ਲੋਹਮਨੂਰਕੰਚਨੁਮਿਲਿਸੰਗਤਿਹਰਿਉਰਧਾ
ਰਿਓਗੁਰਿਹਰਿਭਾ॥੨॥ਹਉਮੈਬਿਖਿਆਨਿਤਲੋਭਿਲੁਭਾਨੇਪੁਤਕਲਤ੍ਰਮੋਹਿਲੁ
ਭਿਭਾ॥ਤਿਨਪਗਸੰਤਨਸੇਵੇਕਬਹੂਤੇਮਨਮੁਖਭੂੰਭਰਭਰਭਾ॥੩॥ਤੁਮਰੇਗੁਨਤੁਮ
ਹੀਪ੍ਰਭਜਾਨਹੁਹਮਪਰੇਹਾਰਿਤੁਮਸਰਨਭਾ॥ਜਿਉਜਾਨਹੁਤਿਉਰਖਹੁਸੁਆਮੀਜਨਨਾ
ਨਕਦਾਸੁਤੁਮਨਭਾ॥੪॥੬॥ ਛਕਾ੧

ਪ੍ਰਭਾਤੀਬਿਭਾਸਪੜਤਾਲਮਹਲਾ੪ ੴਸਤਿਗੁਰਪ੍ਰਸਾਦਿ॥
ਜਪਿਮਨਹਰਿਹਰਿਨਾਮੁਨਿਧਾਨ॥ਹਰਿਦਰਗਹਪਾਵਹਿਮਾਨ॥ਜਿਨਜਪਿਆਤੇਪ
ਰਿਪਰਾਨ॥੧॥ਰਹਾਉ॥ਸੁਨਿਮਨਹਰਿਹਰਿਨਾਮੁਕਰਿਧਿਆਨੁ॥ਸੁਨਿਮਨਹਰਿਕੀਰ
ਤਿਅਠਸਠਿਮਜਾਨੁ॥ਸੁਨਿਮਨਗੁਰਮੁਖਿਪਾਵਹਿਮਾਨੁ॥੧॥ਜਪਿਮਨਪਰਮੇਸੁਰੁਪ
ਰਧਾਨੁ॥ਖਿਨਖੋਵੈਪਾਪਕੋਟਾਨ॥ਮਿਲੁਨਾਨਕਹਰਿਭਗਵਾਨ॥੨॥੧॥੭॥

ਪ੍ਰਭਾਤੀਮਹਲਾ੫ ਬਿਭਾਸ॥ ੴਸਤਿਗੁਰਪ੍ਰਸਾਦਿ॥
ਮਨੁਹਰਿਕੀਆਤਨੁਸਭੁਸਾਜਿਆ॥ਪੰਚਤਤਰਚਿਜੋਤਿਨਿਵਾਜਿਆ॥ਸਿਹਜਾਧ
ਰਤਿਬਰਤਨਕਉਪਾਨੀ॥ਨਿਮਖਨਵਿਸਾਰਹੁਸੇਵਹੁਸਾਰਿਗਪਾਨੀ॥੧॥ਮਨਸਤਿਗੁਰੁਸੇ
ਵਿਹੋਇਪਰਮਗਤੇ॥ਹਰਖਸੋਗਤੇਰਹਹਿਨਿਰਾਰਾਤਾਂਤੂਪਾਵਹਿਪ੍ਰਾਨਪਤੇ॥੧॥ਰਹਾਉ
॥ਕਾਪੜਭੋਗਰਸਅਨਿਕਭੁੰਚਾਏ॥ਮਾਤਪਿਤਾਕੁਟੰਬਸਗਲਬਨਾਏ॥ਰਿਜਕੁਸਮਾ
ਹੇਜਲਿਥਲਿਮੀਤ॥ਸੋਹਰਿਸੇਵਹੁਨੀਤਾਨੀਤ॥੨॥ਤਹਾਸਖਾਈਜਹਕੋਇਨਹੋਵੈ॥
ਕੋਟਿਅਪ੍ਰਾਧਇਕਖਿਨਮਹਿਧੋਵੈ॥ਦਾਤਿਕਰੈਨਹੀਪਛੁਤਾਵੈ॥ਏਕਾਬਖਸਫਿਰਿ

ਬਹੁਰਿਨਬੁਲਾਵੈ॥੩॥ਕਿਰਤੁਸੰਜੋਗੀਪਾਇਆਭਾਲਿ॥ਸਾਧਸੰਗਤਿਮਹਿਬਸੇ
ਗੁਪਾਲ॥ਗੁਰਮਿਲਿਆਏਤੁਮਰੈਦੁਆਰਿ॥ਜਨਨਾਨਕਦਰਸਨੁਦੇਹੁਮੁਰਾਰਿ॥੪॥
੧॥ਪ੍ਰਭਾਤੀਮਹਲਾ੫ ॥ਪ੍ਰਭਕੀਸੇਵਾਜਨਕੀਸੋਭਾ॥ਕਾਮਕ੍ਰੋਧਮਿਟੇਤਿਸੁਲੋਭ
॥ਨਾਮੁਤੇਰਾਜਨਕੈਭੰਡਾਰਿ॥ਗੁਨਗਾਵਹਿਪ੍ਰਭਦਰਸਪਿਆਰਿ॥੧॥ਤੁਮਰੀਭਗਤਿਪ੍ਰ
ਭਤੁਮਹਿਜਨਾਈ॥ਕਾਟਿਜੇਵਰੀਜਨਲੀਏਛਡਾਈ॥੧॥ਰਹਾਉ॥ਜੋਜਨੁਰਾਤਾਪ੍ਰ
ਭਕੈਰੰਗਿ॥ਤਿਨਸੁਖੁਪਾਇਆਪ੍ਰਭਕੈਸੰਗਿ॥ਜਿਸੁਰਸੁਆਇਆਸੋਈਜਾਨੈ॥ਪੇ
ਖਿਪੇਖਿਮਨਮਹਿਹੈਰਾਨੈ॥੨॥ਸੋਸੁਖੀਆਸਭਤੇਊਤਮੁਸੋਇ॥ਜਾਕੈਹ੍ਰਿਦੈਵਸਿਆ
ਪ੍ਰਭੁਸੋਇ॥ਸੋਈਨਿਹਚਲੁਆਵੈਨਜਾਇ॥ਅਨਦਿਨੁਪ੍ਰਭਕੇਹਰਿਗੁਣਗਾਇ॥
੩॥ਤਾਕਉਕਰਹੁਸਗਲਨਮਸਕਾਰੁ॥ਜਾਕੈਮਨਿਪੂਰਨੁਨਿਰੰਕਾਰੁ॥ਕਰਿਕਿਰਪਾਮੋਹਿ
ਠਾਕੁਰਦੇਵਾ॥ਨਾਨਕੁਉਧਰੈਜਨਕੀਸੇਵਾ॥੪॥੨॥ਪ੍ਰਭਾਤੀਮਹਲਾ੫ ॥
ਗੁਨਗਾਵਤਮਨਿਹੋਇਅਨੰਦ॥ਆਠਪਹਰਸਿਮਰਉਭਗਵੰਤ॥ਜਾਕੈਸਿਮਰਨਿ
ਕਲਮਲਜਾਹਿ॥ਤਿਸੁਗੁਰਕੀਹਮਚਰਨੀਪਾਹਿ॥੧॥ਸੁਮਤਿਦੇਵਹੁਸੰਤਪਿਆ
ਰੇ॥ਸਿਮਰਉਨਾਮੁਮੋਹਿਨਿਸਤਾਰੇ॥੧॥ਰਹਾਉ॥ਜਿਨਿਗੁਰਿਕਹਿਆਮਾਰਗੁਸੀਧ
॥ਸਗਲਤਿਆਗਿਨਾਮਿਹਰਿਗੀਧ॥ਤਿਸੁਗੁਰਕੈਸਦਾਬਲਿਜਾਈਐ॥ਹਰਿਸਿ
ਮਰਨੁਜਿਸੁਗੁਰਤੇਪਾਈਐ॥੨॥ਬੂਡਤਪ੍ਰਾਨੀਜਿਨਿਗੁਰਹਿਤਰਾਇਆ॥ਜਿਸੁਪ੍ਰਸ
ਾਦਿਮੋਹੈਨਹੀਮਾਇਆ॥ਹਲਤੁਪਲਤੁਜਿਨਿਗੁਰਹਿਸਵਾਰਿਆ॥ਤਿਸੁਗੁਰਊਪ
ਰਿਸਦਾਹਉਵਾਰਿਆ॥੩॥ਮਹਾਮੁਗਧਤੇਕੀਆਗਿਆਨੀ॥ਗੁਰਪੂਰੇਕੀਅਕਥ
ਕਹਾਨੀ॥ਪਾਰਬ੍ਰਹਮਨਾਨਕਗੁਰਦੇਵ॥ਵਡੈਭਾਗਿਪਾਈਐਹਰਿਸੇਵ॥੪॥੩॥
ਪ੍ਰਭਾਤੀਮਹਲਾ੫ ॥ਸਗਲੇਦੂਖਮਿਟੇਸੁਖਦੀਏਅਪਨਾਨਾਮੁਜਪਾਇਆ
॥ਕਰਿਕਿਰਪਾਅਪਨੀਸੇਵਾਲਾਏਸਗਲਾਦੁਰਤੁਮਿਟਾਇਆ॥੧॥ਹਮਬਾਰਿਕਸ
ਰਨਿਪ੍ਰਭਦਇਆਲ॥ਅਵਗਣਕਾਟਿਕੀਏਪ੍ਰਭਿਅਪੁਨੇਰਾਖਿਲੀਏਮੇਰੈਗੁਰ
ਗੋਪਾਲਿ॥੧॥ਰਹਾਉ॥ਤਾਪਪਾਪਬਿਨਸੇਖਿਨਭੀਤਰਿਭਏਕ੍ਰਿਪਾਲਗੁਸਾਈ॥
ਸਾਸਿਸਾਸਿਪਾਰਬ੍ਰਹਮੁਅਰਾਧੀਅਪੁਨੇਸਤਿਗੁਰਕੈਬਲਿਜਾਈ॥੨॥ਅਗਮੁ

ਅਗੋਚਰੁਬਿਅੰਤੁਸੁਆਮੀਤਾਕਾਅੰਤੁਨਪਾਈਐ॥ਲਾਹਾਖਾਟਿਹੋਈਐਧਨਵੰਤਾ
ਅਪੁਨਾਪ੍ਰਭੂਧਿਆਈਐ॥੩॥ਆਠਪਹਰਪਾਰਬ੍ਰਹਮੁਧਿਆਈਸਦਾਸਦਾਗੁਨ
ਗਾਇਆ॥ਕਹੁਨਾਨਕਮੇਰੇਪੂਰੇਮਨੋਰਥਪਾਰਬ੍ਰਹਮੁਗੁਰੁਪਾਇਆ॥੪॥੪॥ਪ੍ਰਭਾ
ਤੀਮਹਲਾ੫ ॥ਸਿਮਰਤਨਾਮੁਕਿਲਬਿਖਸਭਨਾਸੇ॥ਸਚੁਨਾਮੁਗੁਰਿਦੀਨੀ
ਰਾਸੇ॥ਪ੍ਰਭਕੀਦਰਗਹਸੋਭਾਵੰਤੇ॥ਸੇਵਕਸੇਵਿਸਦਾਸੋਹੰਤੇ॥੧॥ਹਰਿਹਰਿਨਾਮੁਜ
ਪਹੁਮੇਰੇਭਾਈ॥ਸਗਲੇਰੋਗਦੋਖਸਭਿਬਿਨਸਹਿਅਗਿਆਨੁਅੰਧੇਰਾਮਨਤੇਜਾਈ
॥੧॥ਰਹਾਉ॥ਜਨਮਮਰਨਗੁਰਿਰਾਖੇਮੀਤ॥ਹਰਿਕੇਨਾਮਸਿਉਲਾਗੀਪ੍ਰੀਤਿ॥ਕੋਟਿ
ਜਨਮਕੇਗਏਕਲੇਸਾ॥ਜੋਤਿਸੁਭਾਵੈਸੋਭਲਹੋਸਾ॥੨॥ਤਿਸੁਗੁਰਕਉਹਉਸਦਬ
ਲਿਜਾਈ॥ਜਿਸੁਪ੍ਰਸਾਦਿਹਰਿਨਾਮੁਧਿਆਈ॥ਐਸਾਗੁਰੁਪਾਈਐਵਡਭਾਗੀ
॥ਜਿਸੁਮਿਲਤੇਰਾਮਲਿਵਲਾਗੀ॥੩॥ਕਰਿਕਿਰਪਾਪਾਰਬ੍ਰਹਮਸੁਆਮੀ॥ਸਗ
ਲਘਟਾਕੇਅੰਤਰਿਜਾਮੀ॥ਆਠਪਹਰਅਪੁਨੀਲਿਵਲਾਇ॥ਜਨੁਨਾਨਕੁਪ੍ਰਭ
ਕੀਸਰਨਾਇ॥੪॥੫॥ਪ੍ਰਭਾਤੀਮਹਲਾ੫ ॥ਕਰਿਕਿਰਪਾਅਪੁਨੇਪ੍ਰਭਿਕੀ
ਏ॥ਹਰਿਕਾਨਾਮੁਜਪਨਕਉਦੀਏ॥ਆਠਪਹਰਗੁਨਗਾਇਗੁਬਿੰਦ॥ਭੈਬਿਨਸੇ
ਉਤਰੀਸਭਚਿੰਦ॥੧॥ਉਬਰੇਸਤਿਗੁਰਚਰਨੀਲਾਗਿ॥ਜੋਗੁਰੁਕਹੈਸੋਈਭਲਮੀ
ਠਾਮਨਕੀਮਤਿਤਿਆਗਿ॥੧॥ਰਹਾਉ॥ਮਨਿਤਨਿਵਸਿਆਹਰਿਪ੍ਰਭੁਸੋਈ॥ਕਲਿ
ਕਲੇਸਕਿਛੁਬਿਘਨੁਨਹੋਈ॥ਸਦਾਸਦਾਪ੍ਰਭੁਜੀਅਕੈਸੰਗਿ॥ਉਤਰੀਮੈਲੁਨਾਮਕੈ
ਰੰਗਿ॥੨॥ਚਰਨਕਮਲਸਿਉਲਾਗੋਪਿਆਰੁ॥ਬਿਨਸੇਕਾਮਕ੍ਰੋਧਅਹੰਕਾਰ॥ਪ੍ਰਭ
ਮਿਲਨਕਾਮਾਰਗੁਜਾਨਾਂ॥ਭਾਇਭਗਤਿਹਰਿਸਿਉਮਨੁਮਾਨਾਂ॥੩॥ਸੁਣਿਸਜਣਸੰ
ਤਮੀਤਸੁਹੇਲੇ॥ਨਾਮੁਰਤਨੁਹਰਿਅਗਹਅਤੋਲੇ॥ਸਦਾਸਦਾਪ੍ਰਭੁਗੁਣਨਿਧਿਗਾ
ਈਐ॥ਕਹੁਨਾਨਕਵਡਭਾਗੀਪਾਈਐ॥੪॥੬॥ਪ੍ਰਭਾਤੀਮਹਲਾ੫ ॥
ਸੇਧਨਵੰਤਸੇਈਸਚੁਸਾਹਾ॥ਹਰਿਕੀਦਰਗਹਨਾਮੁਵਿਸਾਹਾ॥੧॥ਹਰਿਹਰਿਨਾਮੁਜ
ਪਹੁਮਨਮੀਤ॥ਗੁਰੁਪੂਰਾਪਾਈਐਵਡਭਾਗੀਨਿਰਮਲਪੂਰਨਰੀਤਿ॥੧॥ਰਹਾਉ॥
ਪਾਇਆਲਾਭੁਵਜੀਵਾਧਾਈ॥ਸੰਤਪ੍ਰਸਾਦਿਹਰਿਕੇਗੁਨਗਾਈ॥੨॥ਸਫਲਜ

ਨਮੁਜੀਵਨਪਰਵਾਣੁ॥ਗੁਰਪਰਸਾਦੀਹਰਿਰੰਗੁਮਾਣੁ॥੩॥ਬਿਨਸੇਕਾਮਕ੍ਰੋਧਅਹੰ
ਕਾਰ॥ਨਾਨਕਗੁਰਮੁਖਿਉਤਰਹਿਪਾਰਿ॥੪॥੭॥ਪ੍ਰਭਾਤੀਮਹਲਾ੫ ॥ਗੁਰੁ
ਪੂਰਾਪੂਰੀਤਾਕੀਕਲਾ॥ਗੁਰਕਾਸਬਦੁਸਦਾਸਦਅਟਲਾ॥ਗੁਰਕੀਬਾਣੀਜਿਸੁਮ
ਨਿਵਸੈ॥ਦੂਖੁਦਰਦੁਸਭੁਤਾਕਾਨਸੈ॥੧॥ਹਰਿਰੰਗਿਰਾਤਾਮਨੁਰਾਮਗੁਨਗਾਵੈ॥ਮੁ
ਕਤੁਸਾਧੂਧੂਰੀਨਾਵੈ॥੧॥ਰਹਾਉ॥ਗੁਰਪਰਸਾਦੀਉਤਰੇਪਾਰਿ॥ਭਉਭਰਮੁਬਿਨਸੇ
ਬਿਕਾਰ॥ਮਨਤਨਅੰਤਰਿਬਸੇਗੁਰਚਰਨਾ॥ਨਿਰਭੈਸਾਧਪਰੇਹਰਿਸਰਨਾ॥੨॥
॥ਅਨਦਸਹਜਰਸਸੂਖਘਨੇਰੇ॥ਦੁਸਮਨੁਦੂਖੁਨਆਵੈਨੇਰੇ॥ਗੁਰਿਪੂਰੈਅਪੁਨੇਕ
ਰਿਰਾਖੇ॥ਹਰਿਨਾਮੁਜਪਤਕਿਲਬਿਖਸਭਿਲਾਥੇ॥੩॥ਸੰਤਸਾਜਨਸਿਖਭਏ
ਸੁਹੇਲੇ॥ਗੁਰਿਪੂਰੈਪ੍ਰਭਸਿਉਲੈਮੇਲੇ॥ਜਨਮਮਰਨਦੁਖੁਫਾਹਾਕਾਟਿਆ॥ਕ
ਹੁਨਾਨਕਗੁਰਿਪੜਦਾਢਾਕਿਆ॥੪॥੮॥ਪ੍ਰਭਾਤੀਮਹਲਾ੫ ॥ਸਤਿਗੁ
ਰਿਪੂਰੈਨਾਮੁਦੀਆ॥ਅਨਦਮੰਗਲਕਲਿਆਣਸਦਾਸੁਖੁਕਾਰਜੁਸਗਲਾਰਾਸਿ
ਥੀਆ॥੧॥ਰਹਾਉ॥ਚਰਨਕਮਲਗੁਰਕੇਮਨਿਵੂਠੇ॥ਦੂਖਦਰਦਭ੍ਰਮਬਿਨਸੇਝੂਠੇ
॥੧॥ਨਿਤਉਠਿਗਾਵਹੁਪ੍ਰਭਕੀਬਾਣੀ॥ਆਠਪਹਰਹਰਿਸਿਮਰਹੁਪ੍ਰਾਣੀ॥੨॥
ਘਰਿਬਾਹਰਿਪ੍ਰਭੁਸਭਨੀਥਾਈ॥ਸੰਗਿਸਹਾਈਜਹਹਉਜਾਈ॥੩॥ਦੁਇਕਰ
ਜੋੜਿਕਰੀਅਰਦਾਸਿ॥ਸਦਾਜਪੇਨਾਨਕੁਗੁਣਤਾਸੁ॥੪॥੯॥ਪ੍ਰਭਾਤੀਮਹਲਾ੫
॥ਪਾਰਬ੍ਰਹਮੁਪ੍ਰਭੁਸੁਘੜਸੁਜਾਣੁ॥ਗੁਰੁਪੂਰਾਪਾਈਐਵਡਭਾਗੀਦਰਸਨ
ਕਉਜਾਈਐਕੁਰਬਾਣੁ॥੧॥ਰਹਾਉ॥ਕਿਲਬਿਖਮੇਟੇਸਬਦਿਸੰਤੋਖੁ॥ਨਾਮੁਅ
ਰਾਧਨਹੋਆਜੋਗੁ॥ਸਾਧਸੰਗਿਹੋਆਪਰਗਾਸੁ॥ਚਰਨਕਮਲਮਨਮਾਹਿਨਿਵਾ
ਸੁ॥੧॥ਜਿਨਿਕੀਆਤਿਨਿਲੀਆਰਾਖਿ॥ਪ੍ਰਭੁਪੂਰਾਅਨਾਥਕਾਨਾਥੁ॥ਜਿਸਹਿ
ਨਿਵਾਜੇਕਿਰਪਾਧਾਰਿ॥ਪੂਰਨਕਰਮਤਾਕੇਆਚਾਰ॥੨॥ਗੁਣਗਾਵੈਨਿਤਨਿਤਨਿਤ
ਨਵੇ॥ਲਖਚਉਰਾਸੀਹਜੋਨਿਨਭਵੇ॥ਈਹਾਂਊਹਾਂਚਰਣਪੂਜਾਰੇ॥ਮੁਖੁਊਜਲਸ
ਚੇਦਰਬਾਰੇ॥੩॥ਜਿਸੁਮਸਤਕਿਗੁਰਿਧਰਿਆਹਾਥੁ॥ਕੋਟਿਮਧੇਕੋਵਿਰਲਾਦਾ
ਸੁ॥ਜਲਿਥਲਿਮਹੀਅਲਿਪੇਖੈਭਰਪੂਰਿ॥ਨਾਨਕਉਧਰਸਿਤਿਸੁਜਨਕੀਧੂਰਿ

੪॥੧੦॥ਪ੍ਰਭਾਤੀਮਹਲਾ ੫ ॥ਕੁਰਬਾਣੁਜਾਈਗੁਰਪੂਰੇਅਪੁਨੇ॥ਜਿਸੁਪ੍ਰਸਾ
ਦਿਹਰਿਹਰਿਜਪੁਜਪਨੇ॥੧॥ਰਹਾਉ॥ਅੰਮ੍ਰਿਤਬਾਣੀਸੁਣਤਨਿਹਾਲਾ॥ਬਿਨਸਿਗ
ਏਬਿਖਿਆਜੰਜਾਲਾ॥੧॥ਸਾਚੁਸਬਦਸਿਉਲਾਗੀਪ੍ਰੀਤਿ॥ਹਰਿਪ੍ਰਭੁਅਪੁਨਾ
ਇਆਚੀਤਿ॥੨॥ਨਾਮੁਜਪਤਹੋਆਪਰਗਾਸੁ॥ਗੁਰਸਬਦੇਕੀਨਾਰਿਦੈਨਿਵਾਸੁ॥
੩॥ਗੁਰਸਮਰਥਸਦਾਦਇਆਲਾ॥ਹਰਿਜਪਿਜਪਿਨਾਨਕਭਏਨਿਹਾਲਾ॥੪॥
੧੧॥ਪ੍ਰਭਾਤੀਮਹਲਾ ੫ ॥ਗੁਰੁਗੁਰੁਕਰਤਸਦਾਸੁਖੁਪਾਇਆ॥ਦੀਨਦਇ
ਆਲਭਏਕਿਰਪਾਲਾਅਪਣਾਨਾਮੁਆਪਿਜਪਾਇਆ॥੧॥ਰਹਾਉ॥ਸੰਤਸੰਗ
ਤਿਮਿਲਿਭਇਆਪ੍ਰਗਾਸ॥ਹਰਿਹਰਿਜਪਤਪੂਰਨਭਈਆਸ॥੧॥ਸਰਬਕ
ਲਿਆਣਸੁਖਮਨਿਵੂਠੇ॥ਹਰਿਗੁਣਗਾਏਗੁਰਨਾਨਕਤੂਠੇ॥੨॥੧੨॥

ਪ੍ਰਭਾਤੀਮਹਲਾ੫ ਘਰੁ੨ ਬਿਭਾਸ॥ ੴਸਤਿਗੁਰਪ੍ਰਸਾਦਿ॥
ਅਵਰੁਨਦੂਜਾਠਾਉ॥ਨਾਹੀਬਿਨੁਹਰਿਨਾਉ॥ਸਰਬਸਿਧਿਕਲਿਆਨ॥ਪੂਰਨਹੋ
ਹਿਸਗਲਕਾਮ॥੧॥ਹਰਿਕੋਨਾਮੁਜਪੀਐਨੀਤ॥ਕਾਮਕ੍ਰੋਧਅਹੰਕਾਰੁਬਿਨਸੈਲਗੈ
ਏਕੈਪ੍ਰੀਤਿ॥੧॥ਰਹਾਉ॥ਨਾਮਿਲਾਗੈਦੂਖੁਭਾਗੈਸਰਨਿਪਾਲਨਜੋਗੁ॥ਸਤਿਗੁਰੁ
ਭੇਟੈਜਮੁਨਤੇਟੈਜਿਸੁਧੁਰਿਹੋਵੈਸੰਜੋਗੁ॥੨॥ਰੈਨਿਦਿਨਸੁਧਿਆਈਐਹਰਿਹਰਿਤ
ਜਹੁਮਨਕੇਭਰਮਾ॥ਸਾਧਸੰਗਤਿਹਰਿਮਿਲੈਜਿਸਹਿਪੂਰਨਕਰਮਾ॥੩॥ਜਨਮ
ਜਨਮਾਬਿਖਾਦਬਿਨਸੇਰਾਖਿਲੀਨੇਆਪਿ॥ਮਾਤਪਿਤਾਮੀਤਭਾਈਜਨਨਾਨਕਹਰਿ
ਹਰਿਜਾਪਿ॥੪॥੧॥੧੩॥

ਪ੍ਰਭਾਤੀਮਹਲਾ੫ ਬਿਭਾਸਪੜਤਾਲ॥ ੴਸਤਿਗੁਰਪ੍ਰਸਾਦਿ॥
ਰਮਰਾਮਰਾਮਰਾਮਜਾਪ॥ਕਲਿਕਲੇਸਲੋਭਮੋਹਬਿਨਸਿਜਾਇਅਹੰਤਾਪ॥੧॥
ਰਹਾਉ॥ਆਪੁਤਿਆਗਿਸੰਤਚਰਨਲਾਗਿਮਨੁਪਵਿਤੁਜਾਹਿਪਾਪ॥੧॥ਨਾਨਕ
ਬਾਰਿਕੁਕਛੂਨਜਾਨੈਰਾਖਨਕਉਪ੍ਰਭੁਮਾਈਬਾਪ॥੨॥੧॥੧੪॥ਪ੍ਰਭਾਤੀਮਹਲਾ
੫ ॥ਚਰਨਕਮਲਸਰਨਿਟੇਕ॥ਊਚਮੂਚਬੇਅੰਤੁਠਾਕੁਰੁਸਰਬਊਪਰਿਤੁਹੀ

ਏਕ॥੧॥ਰਹਾਉ॥ਪ੍ਰਾਨਅਧਾਰਦੁਖਬਿਦਾਰਦੈਨਹਾਰਬੁਧਿਬਿਬੇਕ॥੧॥ਨਮਸਕ
ਰਰਖਨਹਾਰਮਨਿਅਰਾਧਿਪ੍ਰਭੂਮੇਕ॥ਸੰਤਰੇਨੁਕਰਉਮਜਨੁਨਾਨਕਪਾਵੈਸੁਖਅ
ਨੇਕ॥੨॥੨॥੧੫॥

ਪ੍ਰਭਾਤੀਅਸਟਪਦੀਆਮਹਲਾ੧ ਬਿਭਾਸ॥ ੴਸਤਿਗੁਰਪ੍ਰਸਾਦਿ॥
ਦੁਬਿਧਾਬਉਰੀਮਨੁਬਉਰਾਇਆ॥ਝੂਠੈਲਾਲਚਿਜਨਮੁਗਵਾਇਆ॥ਲਪਟਿਰ
ਹੀਫੁਨਿਬੰਧੁਨਪਾਇਆ॥ਸਤਿਗੁਰਿਰਾਖੇਨਾਮੁਦ੍ਰਿੜਾਇਆ॥੧॥ਨਾਮਨੁਮਰੈਨਮਾ
ਇਆਮਰੈ॥ਜਿਨਿਕਿਛੁਕੀਆਸੋਈਜਾਣੈਸਬਦੁਵੀਚਾਰਿਭਉਸਾਗਰੁਤਰੈ॥੧॥
ਰਹਾਉ॥ਮਾਇਆਸੰਚਿਰਾਜੇਅਹੰਕਾਰੀ॥ਮਾਇਆਸਾਥਿਨਚਲੈਪਿਆਰੀ॥ਮਾ
ਇਆਮਮਤਾਹੈਬਹੁਰੰਗੀ॥ਬਿਨੁਨਾਵੈਕੋਸਾਥਿਨਸੰਗੀ॥੨॥ਜਿਉਮਨੁਦੇਖਹਿ
ਪਰਮਨੁਤੈਸਾ॥ਜੈਸੀਮਨਸਾਤੈਸੀਦਸਾ॥ਜੈਸਾਕਰਮੁਤੈਸੀਲਿਵਲਾਵੈ॥ਸਤਿਗੁ
ਰੁਪੂਛਿਸਹਜਘਰੁਪਾਵੈ॥੩॥ਰਾਗਿਨਾਦਿਮਨੁਦੂਜੈਭਾਇ॥ਅੰਤਰਿਕਪਟੁਮਹ
ਦੁਖੁਪਾਇ॥ਸਤਿਗੁਰੁਭੇਟੈਸੋਝੀਪਾਇ॥ਸਚੈਨਾਮਿਰਹੈਲਿਵਲਾਇ॥੪॥ਸਚੈ
ਸਬਦਿਸਚੁਕਮਾਵੈ॥ਸਚੀਬਾਣੀਹਰਿਗੁਣਗਾਵੈ॥ਨਿਜਘਰਿਵਾਸੁਅਮਰ
ਪਦੁਪਾਵੈ॥ਤਾਦਰਿਸਾਚੈਸੋਭਾਪਾਵੈ॥੫॥ਗੁਰਸੇਵਾਬਿਨੁਭਗਤਿਨਹੋਈ॥ਅ
ਨੇਕਜਤਨਕਰੈਜੇਕੋਈ॥ਹਉਮੈਮੇਰਾਸਬਦੇਖੋਈ॥ਨਿਰਮਲਨਾਮੁਵਸੈਮਨਿਸੋ
ਈ॥੬॥ਇਸੁਜਗਮਹਿਸਬਦੁਕਰਣੀਹੈਸਾਰੁ॥ਬਿਨੁਸਬਦੈਹੋਰੁਮੋਹੁਗੁਬਾਰੁ
॥ਸਬਦੇਨਾਮੁਰਖੈਉਰਿਧਾਰਿ॥ਸਬਦੇਗਤਿਮਤਿਮੋਖਦੁਆਰੁ॥੭॥ਅਵਰੁਨਾਹੀ
ਕਰਿਦੇਖਣਹਾਰੋ॥ਸਾਚਾਆਪਿਅਨੂਪੁਅਪਾਰੋ॥ਰਾਮਨਾਮਊਤਮਗਤਿਹੋਈ॥ਨਾ
ਨਕਖੋਜਿਲਹੈਜਨੁਕੋਈ॥੮॥੧॥ਪ੍ਰਭਾਤੀਮਹਲਾ੧ ॥ਮਾਇਆਮੋਹਿਸ
ਗਲਜਗੁਛਾਇਆ॥ਕਾਮਣਿਦੇਖਿਕਾਮਿਲੋਭਾਇਆ॥ਸੁਤਕੰਚਨਸਿਉਹੇਤੁ
ਵਧਾਇਆ॥ਸਭੁਕਿਛੁਅਪਨਾਇਕੁਰਾਮੁਪਰਾਇਆ॥੧॥ਐਸਾਜਾਪੁਜਪਉ
ਜਪਮਾਲੀ॥ਦੁਖਸੁਖਪਰਹਰਿਭਗਤਿਨਿਰਾਲੀ॥੧॥ਰਹਾਉ॥ਗੁਣਨਿਧਨਤੇ
ਰਾਅੰਤੁਨਪਾਇਆ॥ਸਾਚਸਬਦਿਤੁਝਮਾਹਿਸਮਾਇਆ॥ਆਵਾਗਉਣੁਤੁਧੁ

ਆਪਿਪਰਚਾਇਆ॥ਸੋਈਭਗਤਾਜਿਨਸਚਿਚਿਤੁਲਾਇਆ॥੨॥ਗਿਆਨੁਧਿਆ
ਨੁਨਰਹਰਿਨਿਰਬਾਣੀ॥ਬਿਨੁਸਤਿਗੁਰਭੇਟੇਕੋਇਨਜਾਣੀ॥ਸਗਲਸਰੋਵਰਜੋਤਿ
ਸਮਾਣੀ॥ਆਨਦਰੂਪਵਿਟਹੁਕੁਰਬਾਣੀ॥੩॥ਭਾਉਭਗਤਿਗੁਰਮਤੀਪਾਏ॥ਹਉ
ਮੈਵਿਚਹੁਸਬਦਿਜਲਾਏ॥ਧਾਵਤੁਰਾਖੈਠਾਕਿਰਹਾਏ॥ਸਚਾਨਾਮੁਮੰਨਿਵਸਾਏ॥
੪॥ਬਿਸਮਬਿਨੋਦਰਹੇਪਰਮਾਦੀ॥ਗੁਰਮਤਿਮਾਨਿਆਏਕਲਿਵਲਾਗੀ॥ਦੇਖਿ
ਨਿਵਾਰਿਆਜਲਮਹਿਆਗੀ॥ਸੋਬੂਝੈਹੋਵੈਵਡਭਾਗੀ॥੫॥ਸਤਿਗੁਰੁਸੇਵੇਭਰ
ਮੁਚੁਕਾਏ॥ਅਨਦਿਨੁਜਾਗੈਸਚਿਲਿਵਲਾਏ॥ਏਕੋਜਾਣੈਅਵਰੁਨਕੋਇ॥ਸੁਖ
ਦਾਤਾਸੇਵੇਨਿਰਮਲੁਹੋਇ॥੬॥ਸੇਵਾਸੁਰਤਿਸਬਦਿਵੀਚਾਰਿ॥ਜਪੁਤਪੁਸੰਜਮੁ
ਹਉਮੈਮਾਰਿ॥ਜੀਵਨਮੁਕਤੁਜਾਸਬਦੁਸੁਣਾਏ॥ਸਚੀਰਹਤਸਚਾਸੁਖੁਪਾਏ॥੭॥
ਸੁਖਦਾਤਾਦੁਖੁਮੇਟਣਹਾਰਾ॥ਅਵਰੁਨਸੂਝਸਿਬੀਜੀਕਾਰਾ॥ਤਨੁਮਨੁਧਨੁਹਰਿ
ਆਗੈਰਾਖਿਆ॥ਨਾਨਕੁਕਹੈਮਹਾਰਸੁਚਾਖਿਆ॥੮॥੨॥ਪ੍ਰਭਾਤੀਮਹਲਾ੧
॥ਨਿਵਲੀਕਰਮਭੁਇਅੰਗਮਭਾਠੀਰੇਚਕਪੂਰਕਕੁੰਭਕਰੈ॥ਬਿਨੁਸਤਿਗੁ
ਰਕਿਛੁਸੋਝੀਨਾਹੀਭਰਮੇਭੂਲਾਬੂਡਿਮਰੈ॥ਅੰਧਾਭਰਿਆਭਰਿਭਰਿਧੋਵੈਅੰਤਰ
ਕੀਮਲੁਕਦੇਨਲਹੈ॥ਨਾਮਬਿਨਾਫੋਕਟਸਭਿਕਰਮਾਜਿਉਬਾਜੀਗਰੁਭਰਮਿਭੁ
ਲੈ॥੧॥ਖਟੁਕਰਮਨਾਮੁਨਿਰੰਜਨੁਸੋਈ॥ਤੂਗੁਣਸਾਗਰੁਅਵਗੁਣਮੋਹੀ॥੧॥
ਰਹਾਉ॥ਮਾਇਆਧੰਧਾਧਾਵਣੀਦੁਰਮਤਿਕਾਰਬਿਕਾਰਾ॥ਮੂਰਖੁਆਪੁਗਣਾਏ
ਦਾਬੂਝਿਨਸਕੈਕਾਰਾ॥ਮਨਸਾਮਾਇਆਮੋਹਣੀਮਨਮੁਖਬੋਲਖੁਆਰਾ॥ਮਜਨੁ
ਝੂਠਾਚੰਡਾਲਕਾਫੋਕਟਚਾਰਸੀਗਾਰਾ॥੨॥ਝੂਠੀਮਨਕੀਮਤਿਹੈਕਰਣੀਬਾਦਿਬਿ
ਬਾਦੁ॥ਝੂਠੇਵਿਚਿਅਹੰਕਰਣੁਹੈਖਸਮਨਪਾਵੈਸਾਦੁ॥ਬਿਨੁਨਾਵੈਹੋਰੁਕਮਾਵਣ
ਫਿਕਾਆਵੈਸਾਦੁ॥ਦੁਸਟੀਸਭਾਵਿਗੁਚੀਐਬਿਖੁਵਾਤੀਜੀਵਣਬਾਦਿ॥੩॥
ਏਭ੍ਰਮਿਭੂਲੇਮਰਹੁਨਕੋਈ॥ਸਤਿਗੁਰੁਸੇਵਿਸਦਾਸੁਖੁਹੋਈ॥ਬਿਨੁਸਤਿਗੁਰਮੁ
ਕਤਿਕਿਨੈਨਪਾਈ॥ਆਵਹਿਜਾਂਹਿਮਰਹਿਮਰਿਜਾਈ॥੪॥ਏਹੁਸਰੀਰੁਹੈਤ੍ਰੈ
ਗੁਣਧਾਤੁ॥ਇਸਨੋਵਿਆਪੈਸੋਗਸੰਤਾਪੁ॥ਸੋਸੇਵਹੁਜਿਸੁਮਾਈਨਬਾਪੁ॥ਵਿ

ਚਹੁਚੁਕੈਤਿਸਨਾਅਰੁਆਪੁ॥੫॥ਜਹਜਹਦੇਖਾਤਹਤਹਸੋਈ॥ਬਿਨੁਸਤਿਗੁਰਭੇਟੇਮੁਕ
ਤਿਨਹੋਈ॥ਹਿਰਦੈਸਚੁਏਹਕਰਣੀਸਾਰੁ॥ਹੋਰੁਸਭੁਪਾਖੰਡੁਪੂਜਖੁਆਰੁ॥੬॥ਦੁਬਿ
ਧਾਚੂਕੈਤਾਂਸਬਦੁਪਛਾਣੁ॥ਘਰਿਬਾਹਰਿਏਕੋਕਰਿਜਾਣੁ॥ਏਹਾਮਤਿਸਬਦੁਹੈਸਾਰੁ
॥ਵਿਚਿਦੁਬਿਧਾਮਾਥੈਪਵੈਛਾਰੁ॥੭॥ਕਰਣੀਕੀਰਤਿਗੁਰਮਤਿਸਾਰੁ॥ਸੰਤਸਭਾਗੁ
ਣਗਿਆਨੁਬੀਚਾਰੁ॥ਮਨੁਮਾਰੇਜੀਵਤਮਰਿਜਾਣੁ॥ਨਾਨਕਨਦਰੀਨਦਰਿਪਛਾਣੁ॥
੮॥੩॥ਪ੍ਰਭਾਤੀਮਹਲਾ੧ ਦਖਣੀ॥ ॥ਗੋਤਮੁਤਪਾਅਹਲਿਆਇਸਤ੍ਰੀ
ਤਿਸੁਦੇਖਿਇੰਦ੍ਰੁਲੁਭਾਇਆ॥ਸਹਸਸਰੀਰਚਿਹਨਭਗਹੂਏਤਾਮਨਿਪਛੋਤਾਇਆ॥
੧॥ਕੋਈਜਾਣਿਨਭੂਲੈਭਾਈ॥ਸੋਭੂਲੈਜਿਸੁਆਪਿਭੁਲਾਏਬੂਝੈਜਿਸੈਬੁਝਾਈ॥੧॥
ਰਹਾਉ॥ਤਿਨਿਹਰੀਚੰਦਿਪ੍ਰਿਥਮੀਪਤਿਰਾਜੈਕਾਗਦਿਕੀਮਨਪਾਈ॥ਅਉਗਣੁ
ਜਾਣੈਤਪੁੰਨਕਰੇਕਿਉਕਿਉਨੇਖਾਸਿਬਿਕਾਈ॥੨॥ਕਰਉਅਢਾਈਧਰਤੀਮਾਂਗੀ
ਬਾਵਨਰੂਪਿਬਹਾਨੈ॥ਕਿਉਪਇਆਲਿਜਾਇਕਿਉਛਲੀਐਜੇਬਲਿਰੂਪੁਪਛਾ
ਨੈ॥੩॥ਰਾਜਾਜਨਮੇਜਾਦੇਮਤੀਬਰਜਿਬਿਆਸਿਪੜ੍ਹਾਇਆ॥ਤਿਨਿਕਰਿਜਗ
ਅਠਾਰਹਘਾਏਕਿਰਤੁਨਚਲੈਚਲਾਇਆ॥੪॥ਗਣਤਨਗਣੀਹੁਕਮੁਪਛਾਣਾ
ਬੋਲੀਭਾਇਸੁਭਾਈ॥ਜੋਕਿਛੁਵਰਤੈਤੁਧੈਸਲਾਹੀਸਭਤੇਰੀਵਡਿਆਈ॥੫॥
ਗੁਰਮੁਖਿਅਲਿਪਤੁਲੇਪੁਕਦੇਨਲਾਗੈਸਦਾਰਹੈਸਰਣਾਈ॥ਮਨਮੁਖੁਮੁਗਧੁਆ
ਗੈਚੇਤੈਨਾਹੀਦੁਖਿਲਾਗੈਪਛੁਤਾਈ॥੬॥ਆਪੇਕਰੇਕਰਾਏਕਰਤਾਜਿਨਿਏਹਰਚ
ਨਾਰਚੀਐ॥ਹਰਿਅਭਿਮਾਨੁਨਜਾਈਜੀਅਹੁਅਭਿਮਾਨੇਪੈਪਚੀਐ॥੭॥ਭੁਲ
ਣਵਿਚਿਕੀਆਸਭੁਕੋਈਕਰਤਾਆਪਿਨਭੁਲੈ॥ਨਾਨਕਸਚਿਨਾਮਿਨਿਸਤਾਰਾਕੋਗੁ
ਰਪਰਸਾਦਿਅਘੁਲੈ॥੮॥੪॥ਪ੍ਰਭਾਤੀਮਹਲਾ੧ ॥ਆਖਣਾਸੁਨਣਾਨਾ
ਮੁਅਧਾਰੁ॥ਧੰਧਾਛੁਟਕਿਗਇਆਵੇਕਾਰੁ॥ਜਿਉਮਨਮੁਖਿਦੂਜੈਪਤਿਖੋਈ॥
ਬਿਨੁਨਾਵੈਮੈਅਵਰੁਨਕੋਈ॥੧॥ਸੁਣਿਮਨਅੰਧੇਮੂਰਖਗਵਾਰ॥ਆਵਤਜਾ
ਤਲਾਜਨਹੀਲਾਗੈਬਿਨੁਗੁਰਬੂਡੈਬਾਰੋਬਾਰ॥੧॥ਰਹਾਉ॥ਇਸੁਮਨਮਾਇਆਮੋ
ਹਿਬਿਨਾਸੁ॥ਧੁਰਿਹੁਕਮੁਲਿਖਿਆਤਾਕਹੀਐਕਾਸੁ॥ਗੁਰਮੁਖਿਵਿਰਲਾਚੀਨੈ

ਕੋਈ॥ ਨਾਮ ਬਿਹੂਨਾ ਮੁਕਤਿ ਨ ਹੋਈ॥੨॥ ਭ੍ਰਮਿ ਭ੍ਰਮਿ ਡੋਲੈ ਲਖ ਚਉਰਾਸੀ॥ ਬਿਨੁ ਗੁ
ਰ ਬੂਝੇ ਜਮ ਕੀ ਫਾਸੀ॥ ਇਹੁ ਮਨੂਆ ਖਿਨੁ ਖਿਨੁ ਊਭਿ ਪਇਆਲਿ॥ ਗੁਰਮੁਖਿ ਛੂਟੈ
ਨਾਮੁ ਸਮਾਲਿ॥੩॥ ਆਪੇ ਸਦੇ ਢਿਲ ਨ ਹੋਇ॥ ਸਬਦਿ ਮਰੈ ਸਹਿਲਾ ਜੀਵੈ ਸੋਇ॥
ਬਿਨੁ ਗੁਰ ਸੋਝੀ ਕਿਸੈ ਨ ਹੋਇ॥ ਆਪੇ ਕਰੈ ਕਰਾਵੈ ਸੋਇ॥੪॥ ਝਗੜੁ ਚੁਕਾਵੈ ਹਰਿ
ਗੁਣ ਗਾਵੈ॥ ਪੂਰਾ ਸਤਿਗੁਰੁ ਸਹਜਿ ਸਮਾਵੈ॥ ਇਹੁ ਮਨੁ ਡੋਲਤ ਤਉ ਠਹਰਾਵੈ॥ ਸ
ਚੁ ਕਰਣੀ ਕਰਿ ਕਾਰ ਕਮਾਵੈ॥੫॥ ਅੰਤਰਿ ਜੂਠਾ ਕਿਉ ਸੁਚਿ ਹੋਇ॥ ਸਬਦੀ ਧੋਵੈ ਵਿ
ਰਲਾ ਕੋਇ॥ ਗੁਰਮੁਖਿ ਕੋਈ ਸਚੁ ਕਮਾਵੈ॥ ਆਵਣੁ ਜਾਣਾ ਠਾਕਿ ਰਹਾਵੈ॥੬॥
ਭਉ ਖਾਣਾ ਪੀਣਾ ਸੁਖੁ ਸਾਰੁ॥ ਹਰਿ ਜਨ ਸੰਗਤਿ ਪਾਵੈ ਪਾਰੁ॥ ਸਚੁ ਬੋਲੈ ਬੋਲਾਵੈ
ਪਿਆਰੁ॥ ਗੁਰ ਕਾ ਸਬਦੁ ਕਰਣੀ ਹੈ ਸਾਰੁ॥੭॥ ਹਰਿ ਜਸੁ ਕਰਮੁ ਧਰਮੁ ਪਤਿ ਪੂਜਾ॥
ਕਾਮ ਕ੍ਰੋਧ ਅਗਨੀ ਮਹਿ ਭੂੰਜਾ॥ ਹਰਿ ਰਸੁ ਚਾਖਿਆ ਤਉ ਮਨੁ ਭੀਜਾ॥ ਪ੍ਰਣਵਤਿ
ਨਾਨਕੁ ਅਵਰੁ ਨ ਦੂਜਾ॥੮॥੫॥ ਪ੍ਰਭਾਤੀ ਮਹਲਾ ੧ ॥ ਰਾਮ ਨਾਮੁ ਜਪਿ ਅੰਤ
ਰਿ ਪੂਜਾ॥ ਗੁਰ ਸਬਦੁ ਵੀਚਾਰਿ ਅਵਰੁ ਨਹੀ ਦੂਜਾ॥੧॥ ਏਕੋ ਰਵਿ ਰਹਿਆ ਸਭ
ਠਾਈ॥ ਅਵਰੁ ਨ ਦੀਸੈ ਕਿਸੁ ਪੂਜ ਚੜਾਈ॥੧॥ ਰਹਾਉ॥ ਮਨੁ ਤਨੁ ਆਗੈ ਜੀਅ
ੜਾ ਤੁਝ ਪਾਸਿ॥ ਜਿਉ ਭਾਵੈ ਤਿਉ ਰਖਹੁ ਅਰਦਾਸਿ॥੨॥ ਸਚੁ ਜਿਹਵਾ ਹਰਿ ਰ
ਸਨ ਰਸਾਈ॥ ਗੁਰਮਤਿ ਛੂਟਸਿ ਪ੍ਰਭ ਸਰਣਾਈ॥੩॥ ਕਰਮ ਧਰਮ ਪ੍ਰਭਿ ਮੇਰੈ ਕੀ
ਏ॥ ਨਾਮੁ ਵਡਾਈ ਸਿਰਿ ਕਰਮਾ ਕੀਏ॥੪॥ ਸਤਿਗੁਰ ਕੈ ਵਸਿ ਚਾਰਿ ਪਦਾਰਥ॥ ਤੀ
ਨਿ ਸਮਾਏ ਏਕ ਕ੍ਰਿਤਾਰਥ॥੫॥ ਸਤਿਗੁਰਿ ਦੀਏ ਮੁਕਤਿ ਧਿਆਨਾਂ॥ ਹਰਿ ਪਦੁ ਚੀਨਿ
ਭਏ ਪਰਧਾਨਾ॥੬॥ ਮਨੁ ਤਨੁ ਸੀਤਲੁ ਗੁਰਿ ਬੂਝ ਬੁਝਾਈ॥ ਪ੍ਰਭੁ ਨਿਵਾਜੇ ਕਿ
ਨੈ ਕੀ ਮਤਿ ਪਾਈ॥੭॥ ਕਹੁ ਨਾਨਕ ਗੁਰਿ ਬੂਝ ਬੁਝਾਈ॥ ਨਾਮ ਬਿਨਾ ਗਤਿ ਕਿਨੈ ਨ
ਪਾਈ॥੮॥੬॥ ਪ੍ਰਭਾਤੀ ਮਹਲਾ ੧ ॥ ਇਕਿ ਧੁਰਿ ਬਖਸਿ ਲਏ ਗੁਰਿ ਪੂਰੈ
ਸਚੀ ਬਣਤ ਬਣਾਈ॥ ਹਰਿ ਰੰਗਿ ਰਾਤੇ ਸਦਾ ਰੰਗੁ ਸਾਚਾ ਦੁਖ ਬਿਸਰੇ ਪਤਿ ਪਾਈ॥
੧॥ ਝੂਠੀ ਦੁਰਮਤਿ ਕੀ ਚਤੁਰਾਈ॥ ਬਿਨਸਤ ਬਾਰ ਨ ਲਾਗੈ ਕਾਈ॥੧॥ ਰਹਾਉ॥ ਮ
ਨਮੁਖ ਕਉ ਦੁਖੁ ਦਰਦੁ ਵਿਆਪਸਿ ਮਨਮੁਖਿ ਦੁਖੁ ਨ ਜਾਈ॥ ਸੁਖ ਦੁਖ ਦਾਤਾ ਗੁਰ

ਮੁਖਿ ਜਾਤਾ ਮੇਲਿ ਲਏ ਸਰਣਾਈ॥੨॥ ਮਨਮੁਖ ਤੇ ਅਭ ਭਗਤਿ ਨ ਹੋਵਸਿ ਹਉਮੈ
ਪਚਹਿ ਦਿਵਾਨੇ॥ ਇਹੁ ਮਨੂਆ ਖਿਨੁ ਊਭਿ ਪਇਆਲੀ ਜਬ ਲਗਿ ਸਬਦ ਨ ਜਾ
ਨੈ॥੩॥ ਭੂਖ ਪਿਆਸਾ ਜਗੁ ਭਇਆ ਤਿਪਤਿ ਨਹੀ ਬਿਨੁ ਸਤਿਗੁਰ ਪਾਏ॥ ਸਹਜੇ
ਸਹਜੁ ਮਿਲੈ ਸੁਖੁ ਪਾਈਐ ਦਰਗਹ ਪੈਧਾ ਜਾਏ॥੪॥ ਦਰਗਹ ਦਾਨਾ ਬੀਨਾ ਇਕੁ ਆ
ਪੇ ਨਿਰਮਲ ਗੁਰ ਕੀ ਬਾਣੀ॥ ਆਪੇ ਸੁਰਤਾ ਸਚੁ ਵੀਚਾਰਸਿ ਆਪੇ ਬੂਝੈ ਪਦੁ ਨਿਰ
ਬਾਣੀ॥੫॥ ਜਲੁ ਤਰੰਗ ਅਗਨੀ ਪਵਨੈ ਫੁਨਿ ਤ੍ਰੈ ਮਿਲਿ ਜਗਤੁ ਉਪਾਇਆ॥
ਐਸਾ ਬਲੁ ਛਲੁ ਤਿਨ ਕਉ ਦੀਆ ਹੁਕਮੀ ਠਾਕਿ ਰਹਾਇਆ॥੬॥ ਐਸੇ ਜਨ ਵਿਰ
ਲੇ ਜਗ ਅੰਦਰਿ ਪਰਖਿ ਖਜਾਨੈ ਪਾਇਆ॥ ਜਾਤਿ ਵਰਨ ਤੇ ਭਏ ਅਤੀਤਾ ਮਮਤ
ਲੋਭੁ ਚੁਕਾਇਆ॥੭॥ ਨਾਮਿ ਰਤੇ ਤੀਰਥ ਸੇ ਨਿਰਮਲ ਦੁਖੁ ਹਉਮੈ ਮੈਲੁ ਚੁਕਾਇ
ਆ॥ ਨਾਨਕੁ ਤਿਨ ਕੇ ਚਰਨ ਪਖਾਲੈ ਜਿਨਾ ਗੁਰਮੁਖਿ ਸਾਚਾ ਭਾਇਆ॥੮॥੧੧॥

ਪ੍ਰਭਾਤੀ ਮਹਲਾ ੩ ਬਿਭਾਸ ੴ ਸਤਿਗੁਰ ਪ੍ਰਸਾਦਿ॥

ਗੁਰ ਪਰਸਾਦੀ ਵੇਖੁ ਤੂ ਹਰਿ ਮੰਦਰੁ ਤੇਰੈ ਨਾਲਿ॥ ਹਰਿ ਮੰਦਰੁ ਸਬਦੇ ਖੋਜੀਐ ਹਰਿ ਨਾਮੋ
ਲੇਹੁ ਸਮਾਲਿ॥੧॥ ਮਨ ਮੇਰੇ ਸਬਦਿ ਰਪੈ ਰੰਗੁ ਹੋਇ॥ ਸਚੀ ਭਗਤਿ ਸਚਾ ਹਰਿ ਮੰਦਰੁ
ਪ੍ਰਗਟੀ ਸਾਚੀ ਸੋਇ॥੧॥ ਰਹਾਉ॥ ਹਰਿ ਮੰਦਰੁ ਏਹੁ ਸਰੀਰੁ ਹੈ ਗਿਆਨਿ ਰਤਨਿ ਪਰਗ
ਟੁ ਹੋਇ॥ ਮਨਮੁਖ ਮੂਲੁ ਨ ਜਾਣਨੀ ਮਾਣਸਿ ਹਰਿ ਮੰਦਰੁ ਨ ਹੋਇ॥੨॥ ਹਰਿ ਮੰਦਰੁ
ਹਰਿ ਜੀਉ ਸਾਜਿਆ ਰਖਿਆ ਹੁਕਮਿ ਸਵਾਰਿ॥ ਧੁਰਿ ਲੇਖੁ ਲਿਖਿਆ ਸੁ ਕਮਾਵ
ਣਾ ਕੋਇ ਨ ਮੇਟਣਹਾਰੁ॥੩॥ ਸਬਦੁ ਚੀਨਿ ਸੁਖੁ ਪਾਇਆ ਸਚੈ ਨਾਇ ਪਿਆਰੁ॥
ਹਰਿ ਮੰਦਰੁ ਸਬਦੇ ਸੋਹਣਾ ਕੰਚਨੁ ਕੋਟੁ ਅਪਾਰੁ॥੪॥ ਹਰਿ ਮੰਦਰੁ ਏਹੁ ਜਗਤੁ ਹੈ ਗੁਰ
ਬਿਨੁ ਘੋਰੰਧਾਰੁ॥ ਦੂਜਾ ਭਾਉ ਕਰਿ ਪੂਜਦੇ ਮਨਮੁਖ ਅੰਧ ਗਵਾਰ॥੫॥ ਜਿਥੈ ਲੇਖਾ
ਮੰਗੀਐ ਤਿਥੈ ਦੇਹ ਜਾਤਿ ਨ ਜਾਇ॥ ਸਾਚਿ ਰਤੇ ਸੇ ਉਬਰੇ ਦੁਖੀਏ ਦੂਜੈ ਭਾਇ॥੬॥
ਹਰਿ ਮੰਦਰ ਮਹਿ ਨਾਮੁ ਨਿਧਾਨੁ ਹੈ ਨਾ ਬੂਝਹਿ ਮੁਗਧ ਗਵਾਰ॥ ਗੁਰ ਪਰਸਾਦੀ ਚੀ
ਨਿਆ ਹਰਿ ਰਾਖਿਆ ਉਰਿ ਧਾਰਿ॥੭॥ ਗੁਰ ਕੀ ਬਾਣੀ ਗੁਰ ਤੇ ਜਾਤੀ ਜਿ ਸਬਦਿ ਰ

ਤੇਰੰਗੁਲਾਇਆ॥ਪਵਿਤੁਪਾਵਨੁਸੇਜਨਨਿਰਮਲਹਰਿਕੈਨਾਮਿਸਮਾਇਆ॥੮॥ਹਰਿ
ਮੰਦਰੁਹਰਿਕਾਹਾਟੁਹੈਰਖਿਆਸਬਦਿਸਵਾਰਿ॥ਤਿਸੁਵਿਚਿਸਉਦਾਏਕੁਨਾਮੁਗੁ
ਰਮੁਖਿਲੈਨਿਸਵਾਰਿ॥੯॥ਹਰਿਮੰਦਰਮਹਿਮਨੁਲੋਹਟੁਹੈਮੋਹਿਆਦੂਜੈਭਾਇ॥
ਪਾਰਸਿਭੇਟਿਐਕੰਚਨੁਭਇਆਕੀਮਤਿਕਹੀਨਜਾਇ॥੧੦॥ਹਰਿਮੰਦਰਮਹਿਹ
ਰਿਵਸੈਸਰਬਨਿਰੰਤਰਿਸੋਇ॥ਨਾਨਕਗੁਰਮੁਖਿਵਣਜੀਐਸਚਾਸਉਦਾਹੋਇ॥
੧੧॥੧॥ਪ੍ਰਭਾਤੀਮਹਲਾ੩ ॥ਭੈਭਾਇਜਾਗੇਸੇਜਨਜਾਗ੍ਰਣਕਰਹਿਹਉਮੈ
ਮੈਲੁਉਤਾਰਿ॥ਸਦਾਜਾਗਹਿਘਰੁਅਪਣਾਰਾਖਹਿਪੰਚਤਸਕਰਕਾਢਹਿਮਾਰਿ॥
੧॥ਮਨਮੇਰੇਗੁਰਮੁਖਿਨਾਮੁਧਿਆਇ॥ਜਿਤੁਮਾਰਗਿਹਰਿਪਾਈਐਮਨਸੇਈਕ
ਰਮਕਮਾਇ॥੧॥ਰਹਾਉ॥ਗੁਰਮੁਖਿਸਹਜਧੁਨਿਊਪਜੈਦੁਖੁਹਉਮੈਵਿਚਹੁਜਾਇ
॥ਹਰਿਨਾਮਾਹਰਿਮਨਿਵਸੈਸਹਜੇਹਰਿਗੁਣਗਾਇ॥੨॥ਗੁਰਮਤੀਮੁਖਸੋਹਣੇਹ
ਰਿਰਾਖਿਆਉਰਿਧਾਰਿ॥ਐਥੈਓਥੈਸੁਖੁਘਣਾਜਪਿਹਰਿਹਰਿਉਤਰੇਪਾਰਿ॥
੩॥ਹਉਮੈਵਿਚਿਜਾਗ੍ਰਣੁਨਹੋਵਈਹਰਿਭਗਤਿਨਪਵਈਥਾਇ॥ਮਨਮੁਖਦ
ਰਿਢੋਈਨਾਲਹਹਿਭਾਇਦੂਜੈਕਰਮਕਮਾਇ॥੪॥ਧ੍ਰਿਗੁਖਾਣਾਧ੍ਰਿਗੁਪੈਨਣਾ
॥ਜਿਨਾਦੂਜੈਭਾਇਪਿਆਰੁ॥ਬਿਸਟਾਕੇਕੀੜੇਬਿਸਟਾਰਾਤੇਮਰਿਜੰਮਹਿਹੋਹਿਖੁ
ਆਰੁ॥੫॥ਜਿਨਕਉਸਤਿਗੁਰੁਭੇਟਿਆਤਿਨਾਵਿਟਹੁਬਲਿਜਾਉ॥ਤਿਨਕੀ
ਸੰਗਤਿਮਿਲਿਰਹਾਂਸਚੇਸਚਿਸਮਾਉ॥੬॥ਪੂਰੈਭਾਗਿਗੁਰੁਪਾਈਐਉਪਾਇਕਿ
ਤੈਨਪਾਇਆਜਾਇ॥ਸਤਿਗੁਰਤੇਸਹਜੁਊਪਜੈਹਉਮੈਸਬਦਿਜਲਾਇ॥੭॥
ਹਰਿਸਰਣਾਈਭਜੁਮਨਮੇਰੇਸਭਕਿਛੁਕਰਣੈਜੋਗੁ॥ਨਾਨਕਨਾਮੁਨਵੀਸਰੈਜੋਕਿ
ਛੁਕਰੈਸੁਹੋਗੁ॥੮॥੨॥੭॥੨॥੯॥
॥ਬਿਭਾਸਪ੍ਰਭਾਤੀਮਹਲਾ੫ ਅਸਟਪਦੀਆ॥ ੴਸਤਿਗੁਰਪ੍ਰਸਾਦਿ॥
ਮਾਤਪਿਤਾਭਾਈਸੁਤੁਬਨਿਤਾ॥ਚੂਗਹਿਚੋਗਅਨੰਦਸਿਉਜੁਗਤਾ॥ਉਰਝਿਪਰਿ
ਓਮਨਮੀਠਮੋਹਾਰਾ॥ਗੁਨਗਾਹਕਮੇਰੇਪ੍ਰਾਨਅਧਾਰਾ॥੧॥ਏਕੁਹਮਾਰਾਅੰਤਰਜਾਮੀ
॥ਧਰਏਕਾਮੈਟਿਕਏਕਸੁਕੀਸਿਰਿਸਾਹਾਵਡਪੁਰਖੁਸੁਆਮੀ॥੧॥ਰਹਾਉ॥ਛਲ

ਨਾਗਨਿਸਿਉਮੇਰੀਟੂਟਨਿਹੋਈ॥ਗੁਰਿਕਹਿਆਇਹਝੂਠੀਧੋਹੀ॥ਮੁਖਿਮੀਠੀ
ਖਾਈਕਉਰਾਇ॥ਅੰਮ੍ਰਿਤਨਾਮਿਮਨੁਰਹਿਆਅਘਾਇ॥੨॥ਲੋਭਮੋਹਸਿਉ ੮੮੯
ਗਈਵਿਖੋਟਿ॥ਗੁਰਿਕ੍ਰਿਪਾਲਿਮੋਹਿਕੀਨੀਛੋਟਿ॥ਇਹਠਗਵਾਰੀਬਹੁਤੁਘਰ
ਗਾਲੇ॥ਹਮਗੁਰਿਰਾਖਿਲੀਏਕਿਰਪਾਲੇ॥੩॥ਕਾਮਕ੍ਰੋਧਸਿਉਠਾਟੁਨਬਨਿਆ॥
ਗੁਰਉਪਦੇਸੁਮੋਹਿਕਾਨੀਸੁਨਿਆ॥ਜਹਦੇਖਉਤਹਮਹਾਚੰਡਾਲ॥ਰਾਖਿਲੀਏ
ਅਪੁਨੈਗੁਰਿਗੋਪਾਲ॥੪॥ਦਸਨਾਰੀਮੈਕਰੀਦੁਹਾਗਨਿ॥ਗੁਰਿਕਹਿਆਏਹਰ
ਸਹਿਬਿਖਾਗਨਿ॥ਇਨਸਨਬੰਧੀਰਸਾਤਲਿਜਾਇ॥ਹਮਗੁਰਿਰਾਖੇਹਰਿਲਿ
ਵਲਾਇ॥੫॥ਅਹੰਮੇਵਸਿਉਮਸਲਤਿਛੋਡੀ॥ਗੁਰਿਕਹਿਆਇਹੁਮੂਰਖੁਹੋ
ਡੀ॥ਇਹੁਨੀਘਰੁਘਰੁਕਹੀਨਪਾਏ॥ਹਮਗੁਰਿਰਾਖਿਲੀਏਲਿਵਲਾਏ॥੬॥
ਇਨਲੋਗਨਸਿਉਹਮਭਏਬੈਰਾਈ॥ਏਕਗ੍ਰਿਹਮਹਿਦੁਇਨਖਟਾਂਈ॥ਆਏ
ਪ੍ਰਭਪਹਿਅੰਚਰਿਲਾਗਿ॥ਕਰਹੁਤਪਾਵਸੁਪ੍ਰਭਸਰਬਾਗਿ॥੭॥ਪ੍ਰਭਹਸਿਬੋ
ਲੇਕੀਏਨਿਆਂਏਂ॥ਸਗਲਦੂਤਮੇਰੀਸੇਵਾਲਾਏ॥ਤੂੰਠਾਕੁਰੁਇਹੁਗ੍ਰਿਹੁਸਭੁ
ਤੇਰਾ॥ਕਹੁਨਾਨਕਗੁਰਿਕੀਆਨਿਬੇਰਾ॥੮॥੧॥ਪ੍ਰਭਾਤੀਮਹਲਾ੫ ॥
ਮਨਮਹਿਕ੍ਰੋਧੁਮਹਾਅਹੰਕਾਰਾ॥ਪੂਜਾਕਰਹਿਬਹੁਤੁਬਿਸਥਾਰਾ॥ਕਰਿਇਸਨਾ
ਨੁਤਨਿਚਕ੍ਰਬਣਾਏ॥ਅੰਤਰਕੀਮਲੁਕਬਹੀਨਜਾਏ॥੧॥ਇਤੁਸੰਜਮਿਪ੍ਰਭੁਕਿ
ਨਹੀਨਪਾਇਆ॥ਭਗਉਤੀਮੁਦ੍ਰਾਮਨੁਮੋਹਿਆਮਾਇਆ॥੧॥ਰਹਾਉ॥ਪਾਪ
ਕਰਹਿਪੰਚਾਂਕੇਬਸਿਰੇ॥ਤੀਰਥਿਨਾਇਕਹਹਿਸਭਿਉਤਰੇ॥ਬਹੁਰਿਕਮਾਵਹਿਹੋ
ਇਨਿਸੰਕ॥ਜਮਪੁਰਿਬਾਂਧਿਖਰੇਕਾਲੰਕ॥੨॥ਘੂਘਰਬਾਧਿਬਜਾਵਹਿਤ
ਲਾ॥ਅੰਤਰਿਕਪਟੁਫਿਰਹਿਬੇਤਾਲਾ॥ਵਰਮੀਮਾਰੀਸਾਪੁਨਮੂਆ॥ਪ੍ਰਭੁਸਭੁ
ਕਿਛੁਜਾਨੈਜਿਨਿਤੂਕੀਆ॥੩॥ਪੂੰਅਰਤਾਪਗੇਰੀਕੇਬਸਤ੍ਰਾ॥ਅਪਦਾਕਾਮਾ
ਰਿਆਗ੍ਰਿਹਤੇਨਸਤਾ॥ਦੇਸੁਛੋਡਿਪਰਦੇਸਹਿਧਾਇਆ॥ਪੰਚਚੰਡਾਲਨਾਲੇ
ਲੈਆਇਆ॥੪॥ਕਾਨਫਰਾਇਹਿਰਾਏਟੂਕਾ॥ਘਰਿਘਰਿਮਾਂਗੈਤ੍ਰਿਪਤਾਵ
ਨਤੇਚੂਕਾ॥ਬਨਿਤਾਛੋਡਿਬਦਨਦਰਿਪਰਨਾਰੀ॥ਵੇਸਿਨਪਾਈਐਮਹਾਦੁਖਿ

ਆਰੀ॥੫॥ਬੋਲੈਨਾਹੀਹੋਇਬੈਠਾਮੋਨੀ॥ਅੰਤਰਿਕਲਪਭਵਾਈਐਜੋਨੀ॥
ਅੰਨਤੇਰਹਤਾਦੁਖੁਦੇਹੀਸਹਤਾ॥ਹੁਕਮੁਨਬੂਝੈਵਿਆਪਿਆਮਮਤਾ॥੬॥ਬਿਨੁ
ਸਤਿਗੁਰਕਿਨੈਨਪਾਈਪਰਮਗਤੇ॥ਪੂਛਹੁਸਗਲਬੇਦਸਿੰਮ੍ਰਿਤੇ॥ਮਨਮੁਖਕਰ
ਮਕਰੈਅਜਾਈ॥ਜਿਉਬਾਲੂਘਰਠਉਰਨਠਾਈ॥੭॥ਜਿਸਨੋਭਏਗੋੁਬਿੰਦਦਇ
ਆਲਾ॥ਗੁਰਕਾਬਚਨੁਤਿਨਿਬਾਧਿਓਪਾਲਾ॥ਕੋਟਿਮਧੇਕੋਈਸੰਤੁਦਿਖਾਇ
ਆ॥ਨਾਨਕੁਤਿਨਕੈਸੰਗਿਤਰਾਇਆ॥੮॥ਜੇਹੋਵੈਭਾਗੁਤਾਦਰਸਨੁਪਾਈਐ
॥ਆਪਿਤਰੈਸਭੁਕੁਟੰਬੁਤਰਾਈਐ॥ਰਹਾਉਦੂਜਾ॥੨॥ਪ੍ਰਭਾਤੀਮਹਲਾ੫
॥ਸਿਮਰਤਨਾਮੁਕਿਲਬਿਖਸਭਿਕਾਟੇ॥ਧਰਮਰਾਇਕੇਕਾਗਰਫਾਟੇ॥ਸਾਧ
ਸੰਗਤਿਮਿਲਿਹਰਿਰਸੁਪਾਇਆ॥ਪਾਰਬ੍ਰਹਮੁਰਿਦਮਾਹਿਸਮਾਇਆ॥੧॥ਰ
ਮਤਹਰਿਹਰਿਸੁਖੁਪਾਇਆ॥ਤੇਰੇਦਾਸਚਰਨਸਰਨਾਇਆ॥੧॥ਰਹਾਉ॥
ਚੂਕਾਗਉਣੁਮਿਟਿਆਅੰਧਿਆਰੁ॥ਗੁਰਿਦਿਖਲਾਇਆਮੁਕਤਿਦੁਆਰੁ॥ਹ
ਰਿਪ੍ਰੇਮਭਗਤਿਮਨੁਤਨੁਸਦਰਾਤਾ॥ਪ੍ਰਭੂਜਨਾਇਆਤਬਹੀਜਾਤਾ॥੨॥ਘਟਿਘ
ਟਿਅੰਤਰਿਰਵਿਆਸੋਇ॥ਤਿਸੁਬਿਨੁਬੀਜੋਨਾਹੀਕੋਇ॥ਬੈਰਬਿਰੋਧਛੇਦੇਭੈਭ
ਰਮਾ॥ਪ੍ਰਭਿਪੁੰਨਿਆਤਮੈਕੀਨੇਧਰਮਾ॥੩॥ਮਹਾਤਰੰਗਤੇਕਾਂਢੈਲਾਗਾ॥ਜਨਮ
ਜਨਮਕਾਟੂਟਾਗਾਂਢਾ॥ਜਪੁਤਪੁਸੰਜਮੁਨਾਮੁਸਮਾਲਿਆ॥ਅਪੁਨੈਠਾਕੁਰਿਨਦ
ਰਿਨਿਹਾਲਿਆ॥੪॥ਮੰਗਲਸੂਖਕਲਿਆਣਤਿਥਾਈਂ॥ਜਹਸੇਵਕਗੋਪਲ
ਗੁਸਾਈ॥ਪ੍ਰਭਸੁਪ੍ਰਸੰਨਭਏਗੋਪਾਲ॥ਜਨਮਜਨਮਕੇਮਿਟੇਬਿਤਾਲ॥੫॥ਹੋ
ਮਜਗਉਰਧਤਪਪੂਜਾ॥ਕੋਟਿਤੀਰਥਇਸਨਾਨੁਕਰੀਜਾ॥ਚਰਨਕਮਲਨਿਮਖ
ਰਿਦੈਧਾਰੇ॥ਗੋਬਿੰਦਜਪਤਸਭਿਕਾਰਜਸਾਰੇ॥੬॥ਊਚੇਤੇਊਚਾਪ੍ਰਭਥਾਨੁ॥
ਹਰਿਜਨਲਾਵਹਿਸਹਜਿਧਿਆਨੁ॥ਦਾਸਦਾਸਨਕੀਬਾਂਛਉਧੂਰਿ॥ਸਰਬ
ਕਲਾਪ੍ਰੀਤਮਭਰਪੂਰਿ॥੭॥ਮਾਤਪਿਤਾਹਰਿਪ੍ਰੀਤਮੁਨੇਰਾ॥ਮੀਤਸਾਜਨਭਰ
ਵਾਸਾਤੇਰਾ॥ਕਰੁਗਹਿਲੀਨੇਅਪੁਨੇਦਾਸ॥ਜਪਿਜੀਵੈਨਾਨਕੁਗੁਣਤਾਸ॥
੮॥੩॥੨॥੭॥੧੨॥

ਬਿਭਾਸਪ੍ਰਭਾਤੀਬਾਣੀਭਗਤਕਬੀਰਜੀਕੀ॥ ੴਸਤਿਗੁਰਪ੍ਰਸਾਦਿ॥ ੬੮੧
ਮਰਨਜੀਵਨਕੀਸੰਕਾਨਾਸੀ॥ਆਪਨਰੰਗਿਸਹਜਪਰਗਾਸੀ॥੧॥ਪ੍ਰਗਟੀਜੋਤਿ
ਮਿਟਿਆਅੰਧਿਆਰਾ॥ਰਾਮਰਤਨੁਪਾਇਆਕਰਤਬੀਚਾਰਾ॥੧॥ਰਹਾਉ॥ਜ
ਹਅਨੰਦੁਦੁਖੁਦੂਰਿਪਇਆਨਾ॥ਮਨੁਮਾਨਕੁਲਿਵਤਤੁਲੁਕਾਨਾ॥੨॥ਜੋਕਿਛੁ
ਹੋਆਸੁਤੇਰਾਭਾਣਾ॥ਜੋਇਵਬੂਝੈਸੁਸਹਜਿਸਮਾਣਾ॥੩॥ਕਹਤੁਕਬੀਰੁਕਿਲ
ਬਿਖਗਏਖੀਣਾ॥ਮਨੁਭਇਆਜਗਜੀਵਨਲੀਣਾ॥੪॥੧॥ਪ੍ਰਭਾਤੀ॥
ਅਲਹੁਏਕੁਮਸੀਤਿਬਸਤੁਹੈਅਵਰੁਮੁਲਖੁਕਿਸੁਕੇਰਾ॥ਹਿੰਦੂਮੂਰਤਿਨਾਮਨਿ
ਵਾਸੀਦੁਹਮਹਿਤਤੁਨਹੇਰਾ॥੧॥ਅਲਹਰਾਮਜੀਵਉਤੇਰੇਨਾਈ॥ਤੂਕਰਿਮਿਹਰ
ਮਤਿਸਾਈ॥੧॥ਰਹਾਉ॥ਦਖਨਦੇਸਹਰੀਕਾਬਾਸਾਪਛਿਮਿਅਲਹਮੁਕਾਮਾ॥
ਦਿਲਮਹਿਖੋਜਿਦਿਲੈਦਿਲਿਖੋਜਹੁਏਹੀਠਉਰਮੁਕਾਮਾ॥੨॥ਬ੍ਰਹਮਨਗਿ
ਆਸਕਰਹਿਚਉਬੀਸਾਕਾਜੀਮਹਰਮਜਾਨਾ॥ਗਿਆਰਹਮਾਸਪਾਸਕੈਰਾਖੇਏ
ਕੈਮਾਹਿਨਿਧਾਨਾ॥੩॥ਕਹਾਉਡੀਸੇਮਜਨੁਕੀਆਕਿਆਮਸੀਤਿਸਿਰੁਨਾਂਏ॥
ਦਿਲਮਹਿਕਪਟੁਨਿਵਾਜਗੁਜਾਰੈਕਿਆਹਜਕਾਬੈਜਾਂਏ॥੪॥ਏਤੇਅਉਰਤਮ
ਰਦਾਸਾਜੇਏਸਭਰੂਪਤੁਮਾਰੇ॥ਕਬੀਰੁਪੂੰਗਰਾਰਾਮਅਲਹਕਾਸਭਗੁਰਪੀਰਹਮ
ਰੇ॥੫॥ਕਹਤੁਕਬੀਰੁਸੁਨਹੁਨਰਨਰਵੈਪਰਹੁਏਕਕੀਸਰਨਾ॥ਕੇਵਲਨਾਮੁਜਪ
ਹੁਰੇਪ੍ਰਾਨੀਤਬਹੀਨਿਹਚੈਤਰਨਾ॥੬॥੨॥ਪ੍ਰਭਾਤੀ॥ ॥ਅਵਲਿਅਲਹ
ਨੂਰੁਉਪਾਇਆਕੁਦਰਤਿਕੇਸਭਬੰਦੇ॥ਏਕਨੂਰਤੇਸਭੁਜਗੁਉਪਜਿਆਕਉਨ
ਭਲੇਕੋਮੰਦੇ॥੧॥ਲੋਗਾਭਰਮਿਨਭੂਲਹੁਭਾਈ॥ਖਾਲਿਕੁਖਲਕਖਲਕਮਹਿ
ਖਾਲਿਕੁਪੂਰਿਰਹਿਓਸ੍ਰਬਠਾਂਈ॥੧॥ਰਹਾਉ॥ਮਾਟੀਏਕਅਨੇਕਭਾਂਤਿਕਰਿਸਾ
ਜੀਸਾਜਨਹਾਰੈ॥ਨਾਕਛੁਪੋਚਮਾਟੀਕੇਭਾਂਡੇਨਾਕਛੁਪੋਚਕੁੰਭਾਰੈ॥੨॥ਸਭਮਹਿ
ਸਚਾਏਕੋਸੋਈਤਿਸਕਾਕੀਆਸਭੁਕਛੁਹੋਈ॥ਹੁਕਮੁਪਛਾਨੈਸੁਏਕੋਜਾਨੈਬੰਦਾ
ਕਹੀਐਸੋਈ॥੩॥ਅਲਹੁਅਲਖੁਨਜਾਈਲਖਿਆਗੁਰਿਗੁੜੁਦੀਨਾਮੀਠਾ॥
ਕਹਿਕਬੀਰਮੇਰੀਸੰਕਾਨਾਸੀਸਰਬਨਿਰੰਜਨੁਡੀਠਾ॥੪॥੩॥ਪ੍ਰਭਾਤੀ॥

ਬੇਦਕਤੇਬਕਹਹੁਮਤਝੂਠੇਝੂਠਾਜੋਨਬਿਚਾਰੈ॥ਜਉਸਭਮਹਿਏਕੁਖੁਦਾਇਕਹਤਹ
ਉਤਉਕਿਉਮੁਰਗੀਮਾਰੈ॥੧॥ਮੁਲਾਂਕਹਹੁਨਿਆਉਖੁਦਾਈ॥ਤੇਰੇਮਨਕਾਭਰਮੁਨ
ਜਾਈ॥੧॥ਰਹਾਉ॥ਪਕਰਿਜੀਉਆਨਿਆਦੇਹਬਿਨਾਸੀਮਾਟੀਕਉਬਿਸਮਿਲਕੀ
ਆ॥ਜੋਤਿਸਰੂਪਅਨਾਹਤਲਾਗੀਕਹੁਹਲਾਲੁਕਿਆਕੀਆ॥੨॥ਕਿਆਉਜੂਪ
ਾਕੁਕੀਆਮੁਹੁਧੋਇਆਕਿਆਮਸੀਤਿਸਿਰੁਲਾਇਆ॥ਜਉਦਿਲਮਹਿਕਪਟੁਨਿ
ਵਾਜਗੁਜਾਰਹੁਕਿਆਹਜਕਾਬੈਜਾਇਆ॥੩॥ਤੂੰਨਾਪਾਕੁਪਾਕੁਨਹੀਸੂਝਿਆਤਿ
ਸਕਾਮਰਮੁਨਜਾਨਿਆ॥ਕਹਿਕਬੀਰਭਿਸਤਤੇਚੂਕਾਦੋਜਕਸਿਉਮਨੁਮਾਨਿਆ॥
੪॥੪॥ਪ੍ਰਭਾਤੀ॥ ਸੁੰਨਸੰਧਿਆਤੇਰੀਦੇਵਦੇਵਾਕਰਅਧਪਤਿਆਦਿਸਮ
ਾਈ॥ਸਿਧਸਮਾਧਿਅੰਤੁਨਹੀਪਾਇਆਲਾਗਿਰਹੇਸਰਨਾਈ॥੧॥ਲੇਹੁਆਰਤੀਹੋ
ਪੁਰਖਨਿਰੰਜਨਸਤਿਗੁਰਪੂਜਹੁਭਾਈ॥ਠਾਢਾਬ੍ਰਹਮਾਨਿਗਮਬੀਚਾਰੈਅਲਖੁਨਲ
ਖਿਆਜਾਈ॥੧॥ਰਹਾਉ॥ਤਤੁਤੇਲੁਨਾਮੁਕੀਆਬਾਤੀਦੀਪਕੁਦੇਹਉਜਾਰਾ॥ਜੋਤਿ
ਲਾਇਜਗਦੀਸਜਗਾਇਆਬੂਝੈਬੂਝਨਹਾਰਾ॥੨॥ਪੰਚੇਸਬਦਅਨਾਹਦਬਾਜੇ
ਸੰਗੇਸਾਰਿੰਗਪਾਨੀ॥ਕਬੀਰਦਾਸਤੇਰੀਆਰਤੀਕੀਨੀਨਿਰੰਕਾਰਨਿਰਬਾਨੀ॥੩॥੫॥

ਪ੍ਰਭਾਤੀਬਾਣੀਭਗਤਨਾਮਦੇਵਜੀਕੀ॥ ੧ਓ ਸਤਿਗੁਰਪ੍ਰਸਾਦਿ॥

ਮਨਕੀਬਿਰਥਾਮਨੁਹੀਜਾਨੈਕੈਬੂਝਲਆਗੈਕਹੀਐ॥ਅੰਤਰਜਾਮੀਰਾਮੁਰਵਾਂਈਮੈ
ਡਰੁਕੈਸੇਚਹੀਐ॥੧॥ਬੇਧੀਅਲੇਗੋਪਾਲਗੋੁਸਾਈ॥ਮੇਰਾਪ੍ਰਭੁਰਵਿਆਸਰਬੇਠਾਈ
॥੧॥ਰਹਾਉ॥ਮਾਨੈਹਾਟੁਮਾਨੈਪਾਟੁਮਾਨੈਹੈਪਾਸਾਰੀ॥ਮਾਨੈਬਾਸੈਨਾਨਾਭੇਦੀਭਰਮਤੁ
ਹੈਸੰਸਾਰੀ॥੨॥ਗੁਰਕੈਸਬਦਿਏਹੁਮਨੁਰਾਤਾਦੁਬਿਧਾਸਹਜਿਸਮਾਣੀ॥ਸਭੋਹੁਕ
ਮੁਹੁਕਮੁਹੈਆਪੇਨਿਰਭਉਸਮਤੁਬੀਚਾਰੀ॥੩॥ਜੋਜਨਜਾਨਿਭਜਹਿਪੁਰਖੋਤਮੁਤ
ਾਚੀਅਬਿਗਤੁਬਾਣੀ॥ਨਾਮਾਕਹੈਜਗਜੀਵਨੁਪਾਇਆਹਿਰਦੈਅਲਖਬਿਡਾਣੀ
॥੪॥੧॥ਪ੍ਰਭਾਤੀ॥ ਆਦਿਜੁਗਾਦਿਜੁਗਾਦਿਜੁਗੋਜੁਗੁਤਾਕਾਅੰਤੁਨਜਾਨਿ
ਆ॥ਸਰਬਨਿਰੰਤਰਿਰਾਮੁਰਹਿਆਰਵਿਐਸਾਰੂਪੁਬਖਾਨਿਆ॥੧॥ਗੋਬਿਦੁਗਾ

ਜੈਸਬਦੁਬਾਜੈ॥ਆਨੰਦਰੂਪੀਮੇਰੋਰਾਮਈਆ॥੧॥ਰਹਾਉ॥ਬਾਵਨਬੀਖੂਬਾਨੈ
ਬੀਖੇਬਾਸੁਤੇਸੁਖਲਾਗਿਲਾ॥ਸਰਬੇਆਦਿਪਰਮਲਾਦਿਕਾਸਟਚੰਦਨੁਭੈਇ ੬੯੮
ਲਾ॥੨॥ਤੁਮ੍ਹਚੇਪਾਰਸੁਹਮਚੇਲੋਹਾਸੰਗੇਕੰਚਨੁਭੈਇਲਾ॥ਤੂਦਇਆਲੁਰਤ
ਨੁਲਾਲੁਨਾਮਾਸਾਚਿਸਮਾਇਲਾ॥੩॥੨॥ਪ੍ਰਭਾਤੀ॥ ਅਕੁਲਪੁਰਖ
ਇਕੁਚਲਿਤੁਉਪਾਇਆ॥ਘਟਿਘਟਿਅੰਤਰਿਬ੍ਰਹਮੁਲੁਕਾਇਆ॥੧॥ਜੀ
ਅਕੀਜੋਤਿਨਜਾਨੈਕੋਈ॥ਤੈਮੈਕੀਆਸੁਮਾਲੂਮੁਹੋਈ॥੧॥ਰਹਾਉ॥ਜਿਉਪ੍ਰਗ
ਾਸਿਆਮਾਟੀਕੁੰਭੇਉ॥ਆਪਹੀਕਰਤਾਬੀਠੁਲੁਦੇਉ॥੨॥ਜੀਅਕਾਬੰਧਨੁਕਰ
ਮੁਬਿਆਪੈ॥ਜੋਕਿਛੁਕੀਆਸੁਆਪੈਆਪੈ॥੩॥ਪ੍ਰਣਵਤਿਨਾਮਦੇਉਇਹੁ
ਜੀਉਚਿਤਵੈਸੁਲਹੈ॥ਅਮਰੁਹੋਇਸਦਆਕੁਲਰਹੈ॥੪॥੩॥

ਪ੍ਰਭਾਤੀਭਗਤਬੇਣੀਜੀਕੀ॥ ੧ਓ ਸਤਿਗੁਰਪ੍ਰਸਾਦਿ॥

ਤਨਿਚੰਦਨੁਮਸਤਕਿਪਾਤੀ॥ਰਿਦਅੰਤਰਿਕਰਤਲਕਾਤੀ॥ਠਗਦਿਸਟਿਬਗਾ
ਲਿਵਲਾਗਾ॥ਦੇਖਿਬੈਸਨੋਪ੍ਰਾਨਮੁਖਭਾਗਾ॥੧॥ਕਲਿਭਗਵਤਬੰਦਚਿਰਾਮੰ॥
ਕ੍ਰੂਰਦਿਸਟਿਰਤਾਨਿਸਿਬਾਦੰ॥੧॥ਰਹਾਉ॥ਨਿਤਪ੍ਰਤਿਇਸਨਾਨੁਸਰੀਰੰ॥ਦੁਇ
ਧੋਤੀਕਰਮਮੁਖਿਖੀਰੰ॥ਰਿਦੈਛੁਰੀਸੰਧਿਆਨੀ॥ਪਰਦਰਬੁਹਿਰਨਕੀਬਾਨੀ॥
੨॥ਸਿਲਪੂਜਸਿਚਕ੍ਰਗਣੇਸੰ॥ਨਿਸਿਜਾਗਸਿਭਗਤਿਪ੍ਰਵੇਸੰ॥ਪਗਨਾਚ
ਸਿਚਿਤੁਅਕਰਮੰ॥ਏਲੰਪਟਨਾਚਅਧਰਮੰ॥੩॥ਮ੍ਰਿਗਆਸਣੁਤੁਲਸੀਮਾ
ਲਾ॥ਕਰਊਜਲਤਿਲਕੁਕਪਾਲਾ॥ਰਿਦੈਕੂੜੁਕੰਠਿਰੁਦ੍ਰਾਖੰ॥ਰੇਲੰਪਟਕ੍ਰਿ
ਸਨੁਅਭਾਖੰ॥੪॥ਜਿਨਿਆਤਮਤਤੁਨਚੀਨ੍ਹਿਆ॥ਸਭਫੋਕਟਧਰਮਅਬੀ
ਨਿਆ॥ਕਹੁਬੇਣੀਗੁਰਮੁਖਿਧਿਆਵੈ॥ਬਿਨੁਸਤਿਗੁਰਬਾਟਨਪਾਵੈ॥੫॥੧॥

੧ਓਸਤਿਨਾਮੁਕਰਤਾਪੁਰਖੁਨਿਰਭਉਨਿਰਵੈਰੁ
ਅਕਾਲਮੂਰਤਿਅਜੂਨੀਸੈਭੰਗੁਰਪ੍ਰਸਾਦਿ॥
ਰਾਗੁਜੈਜਾਵੰਤੀਮਹਲਾ੯ ॥ਰਾਮਸਿਮਰਿਰਾਮਸਿਮਰਿਇਹੈਤੇਰੈਕਾਜਿਹੈ॥
ਮਾਇਆਕੋਸੰਗੁਤਿਆਗਿਪ੍ਰਭਜੂਕੀਸਰਨਿਲਾਗੁ॥ਜਗਤਸੁਖਮਾਨੁਮਿਥਿਆ
ਝੂਠੋਸਭਸਾਜੁਹੈ॥੧॥ਰਹਾਉ॥ਸੁਪਨੇਜਿਉਧਨੁਪਛਾਨੁ॥ਕਾਹੇਪਰਿਕਰਤਮਾਨੁ॥
ਬਾਰੂਕੀਭੀਤਜੈਸੇਬਸੁਧਾਕੋਰਾਜੁਹੈ॥੧॥ਨਾਨਕਜਨਕਹਤਬਾਤਬਿਨਸਿਜੈਹੈਤੇ
ਰੋਗਾਤੁ॥ਛਿਨੁਛਿਨੁਕਰਿਗਇਓਕਾਲੁਤੈਸੇਜਾਤੁਆਜੁਹੈ॥੨॥੧॥ਜੈਜਾਵੰ
ਤੀਮਹਲਾ੯ ॥ਰਾਮਭਜੁਰਾਮਭਜੁਜਨਮੁਸਿਰਾਤੁਹੈ॥ਕਹਉਕਹਾਬਾਰਬਾਰ
ਸਮਝਤਨਹਕਿਉਗਵਾਰ॥ਬਿਨਸਤਨਹਲਗੈਬਾਰਓਰੇਸਮਗਾਤੁਹੈ॥੧॥ਰਹਾ
ਉ॥ਸਗਲਭਰਮਡਾਰਿਦੇਹਗੋਬਿੰਦਕੋਨਾਮੁਲੇਹ॥ਅੰਤਿਬਾਰਸੰਗਿਤੇਰੈਇਹੈ
ਏਕਜਾਤੁਹੈ॥੧॥ਬਿਖਿਆਬਿਖਜਿਉਬਿਸਾਰਿ॥ਪ੍ਰਭਕੌਜਸੁਹੀਏਧਾਰਿਨਾਨਕ
ਜਨਕਹਿਪੁਕਾਰਿਅਉਸਰੁਬਿਹਾਤੁਹੈ॥੨॥੨॥ਜੈਜਾਵੰਤੀਮਹਲਾ੯ ॥ਰੇ
ਮਨਕਉਨਗਤਿਹੋਇਹੈਤੇਰੀ॥ਇਹਜਗਮੈਰਾਮਨਾਮੁਸੋਤਉਨਹੀਸੁਨਿਓਕਾਨਿ॥
ਬਿਖਿਅਨਸਿਉਅਤਿਲੁਭਾਨਿਮਤਿਨਾਹਿਨਫੇਰੀ॥੧॥ਰਹਾਉ॥ਮਾਨਸਕੋਜ
ਨਮੁਲੀਨਸਿਮਰਨੁਨਹਨਿਮਖਕੀਨ॥ਦਾਰਾਸੁਖਭਇਓਦੀਨਪਗਹੁਪਰੀਬੇਰੀ॥
੧॥ਨਾਨਕਜਨਕਹਿਪੁਕਾਰਿਸੁਪਨੈਜਿਉਜਗੁਪਸਾਰਿ॥ਸਿਮਰਤਨਹਿਕਿਉਮੁ
ਰਾਰਿਮਾਇਆਜਾਕੀਚੇਰੀ॥੨॥੩॥ਜੈਜਾਵੰਤੀਮਹਲਾ੯ ॥ਬੀਤਜੈ
ਹੈਬੀਤਜੈਹੈਜਨਮੁਅਕਾਜੁਰੇ॥ਨਿਸਦਿਨਸੁਨਿਕੈਪੁਰਾਨ॥ਸਮਝਤਨਹਰੇਅ
ਜਾਨ॥ਕਾਲੁਤਉਪਹੂਚਿਓਆਨਿਕਹਾਜੈਹੈਭਾਜਿਰੇ॥੧॥ਰਹਾਉ॥ਅਸਥਿ
ਰੁਜੋਮਾਨਿਓਦੇਹਸੋਤਉਤੇਰਉਹੋਇਹੈਖੇਹ॥ਕਿਉਨਹਰਿਕੋਨਾਮੁਲੇਹਮੂਰਖਨਿ
ਲਾਜਰੇ॥੧॥ਰਾਮਭਗਤਿਹੀਏਆਨਿਛਾਡਿਦੇਤੈਮਨਕੋਮਾਨੁ॥ਨਾਨਕਜਨ
ਇਹਬਖਾਨਜਗਮੈਬਿਰਾਜੁਰੇ॥੨॥੪॥

੧ਓਸਤਿਨਾਮੁਕਰਤਾਪੁਰਖੁਨਿਰਭਉਨਿਰਵੈਰੁ
ਅਕਾਲਮੂਰਤਿਅਜੂਨੀਸੈਭੰਗੁਰਪ੍ਰਸਾਦਿ॥
ਸਲੋਕਸਹਸਕ੍ਰਿਤੀਮਹਲਾ੧ ॥ਪੜ੍ਹਿਪੁਸ੍ਤਕਸੰਧਿਆਬਾਦੰ॥ਸਿਲਪੂਜਸਿ
ਬਗੁਲਸਮਾਧੰ॥ਮੁਖਿਝੂਠੁਬਿਭੂਖਨਸਾਰੰ॥ਤ੍ਰੈਪਾਲਤਿਹਾਲਬਿਚਾਰੰ॥ਗ
ਲਿਮਾਲਾ॥ਤਿਲਕਲਿਲਾਟੰ॥ਦੁਇਧੋਤੀਬਸਤ੍ਰਕਪਾਟੰ॥ਜੋਜਾਨਸਿਬ੍ਰਹਮੰ
ਕਰਮੰ॥ਸਭਫੋਕਟਨਿਸਚੈਕਰਮੰ॥ਕਹੁਨਾਨਕਨਿਸਚੌਧਿਵੈ॥ਬਿਨੁਸਤਿਗੁਰ
ਬਾਟਨਪਾਵੈ॥੧॥ਨਿਹਫਲੰਤਸ੍ਹਜਨਮਸ੍ਹ॥ਜਾਵਦਬ੍ਰਹਮਨਬਿੰਦਤੇ॥ਸਾਗ
ਰੰਸੰਸਾਰਸ੍ਹਗੁਰਪਰਸਾਦੀਤਰਹਿਕੇ॥ਕਰਣਕਾਰਣਸਮਰਥੁਹੈਕਹੁਨਾਨਕਬੀਚ
ਰਿ॥ਕਾਰਣੁਕਰਤੇਵਸਿਹੈਜਿਨਿਕਲਰਖੀਧਾਰਿ॥੨॥ਜੋਗਸਬਦੰਗਿਆਨ
ਸਬਦੰਬੇਦਸਬਦੰਤਬ੍ਰਾਹਮਣਹ॥ਖ੍ਹਤ੍ਰੀਸਬਦੰਸੂਰਸਬਦੰਸੂਦ੍ਰਸਬਦੰਪਰ
ਕ੍ਰਿਤਹ॥ਸਰਬਸਬਦੰਤਏਕਸਬਦੰਜੇਕੋਜਾਨਸਿਭੇਉ॥ਨਾਨਕਤਾਕੋਦਾਸੁਹੈਸੋ
ਈਨਿਰੰਜਨਦੇਉ॥੩॥ਏਕਕ੍ਰਿਸ੍ਹੰਤਸਰਬਦੇਵਾ॥ਦੇਵਦੇਵਤਆਤਮਹ॥ਆ
ਤਮੰਸ੍ਰੀਬਾਸੁਦੇਵਸ੍ਹਜੇਕੋਈਜਾਨਸਿਭੇਵ॥ਨਾਨਕਤਾਕੋਦਾਸੁਹੈਸੋਈਨਿਰੰਜਨ
ਦੇਵ॥੪॥

ਸਲੋਕਸਹਸਕ੍ਰਿਤੀਮਹਲਾ੫ ੧ਓਸਤਿਨਾਮੁਕਰਤਾਪੁਰਖੁਨਿਰਭ
ਉਨਿਰਵੈਰੁਅਕਾਲਮੂਰਤਿਅਜੂਨੀਸੈਭੰਗੁਰਪ੍ਰਸਾਦਿ॥
ਕਤੰਚਮਾਤਾਕਤੰਚਪਿਤਾਕਤੰਚਬਨਿਤਾਬਿਨੋਦਸੁਤਹ॥ਕਤੰਚਭ੍ਰਾਤਮੀਤਹਿਤ
ਬੰਧਵਕਤੰਚਮੋਹਕੁਟੰਬ੍ਰਤੇ॥ਕਤੰਚਚਪਲਮੋਹਨੀਰੂਪੰਪੇਖੰਤੇਤਿਆਗੰਕਰੋ
ਤਿ॥ਰਹੰਤਸੰਗਭਗਵਾਨਸਿਮਰਣਨਾਨਕਲਬਧੰਅਚੁਤਤਨਹ॥੧॥ਧ੍ਰਿਗੰ
ਤਮਾਤਪਿਤਾਸਨੇਹੰਧ੍ਰਿਗਸਨੇਹੰਭ੍ਰਾਤਬਾਂਧਵਹ॥ਧ੍ਰਿਗਸ੍ਨੇਹੰਬਨਿਤਾਬਿਲਾਸ
ਸੁਤਹ॥ਧ੍ਰਿਗਸ੍ਨੇਹੰਗ੍ਰਿਹਾਰਥਕਹ॥ਸਾਧਸੰਗਸ੍ਨੇਹਸਤ੍ਹਿੰ॥ਸੁਖਯੰਬਸੰਤਿਨਾਨਕ
ਹ॥੨॥ਮਿਥੰਤਦੇਹੰਖੀਣੰਤਬਲਨੰ॥ਬਰਧੰਤਿਜਰੂਆਹਿਤ੍ਹੰਤਮਾਇਆ॥
ਅਤ੍ਹੰਤਆਸਾਆਥਿਤ੍ਹਭਵਨੰ॥ਗਨੰਤਸ੍ਵਾਸਾਭੈਯਾਨਧਰਮੰ॥ਪਤੰਤਮੋਹਕੂਪਦ

ਰਲਭ੍ਯੰਦੇਹੰਤਤਆਸ੍ਵਯੰਨਾਨਕ॥ਗੋਬਿੰਦਗੋਬਿੰਦਗੋਬਿੰਦਗੋਪਾਲਕ੍ਰਿਪਾ॥੩॥
ਮਕਾਚਕੋਟੰਰਚੰਤਿਤੋਯੰਲੇਪਨੰਰਕਤਚਰਮਣਹ॥ਨਵੰਤਦੁਆਰੰਭੀਤਰਹਿਤੰ
ਬਾਇਰੂਪੰਅਸਥੰਭਨਹ॥ਗੋਬਿੰਦਨਾਮੰਨਹਸਿਮਰੰਤਿਅਗਿਆਨੀਜਾਨੰਤਿਅ
ਸਥਿਰੰ॥ਦੁਰਲਭਦੇਹਉਧਰੰਤਸਾਧਸਰਣਨਾਨਕ॥ਹਰਿਹਰਿਹਰਿਹਰਿਹਰਿਹਰੇ
ਜਪੰਤ॥੪॥ਸੁਭੰਤਤੁਯੰਅਚੁਤਗੁਣਗ੍ਯੰਪੂਰਨੰਬਹੁਲੋਕ੍ਰਿਪਾਲਾ॥ਗੰਭੀਰੰਊ
ਚੈਸਰਬਗਿਅਪਾਰਾ॥ਭ੍ਰਿਤਿਆਪ੍ਰਿਅੰਬਿਸ੍ਰਾਮਚਰਣੰ॥ਅਨਾਥਨਾਥੇਨਾਨਕਸ
ਰਣੰ॥੫॥ਮ੍ਰਿਗੀਪੇਖੰਤਬਧਿਕਪ੍ਰਹਾਰੇਣਲਖ੍ਯਆਵਧਹ॥ਅਹੋਜਸ੍ਯਰਖੇਣਗੋ
ਪਾਲਹਨਾਨਕਰੋਮਨਛੇਦ੍ਯਤੇ॥੬॥ਬਹੁਜਤਨਕਰਤਾਬਲਵੰਤਕਾਰੀਸੇਵੰਤਸੂ
ਰਾਚਤੁਰਦਿਸਹ॥ਬਿਖਮਥਾਨਬਸੰਤਊਚਹਨਹਸਿਮਰੰਤਮਰਣੰਕਦਾਂਚਹ॥
ਹੋਵੰਤਿਆਗਿਆਭਗਵਾਨਪੁਰਖਹ॥ਨਾਨਕਕੀਟੀਸਾਸਅਕਰਖਤੇ॥੭॥ਸ
ਬਦੰਰਤੰਹਿਤੰਮਇਆਕੀਰਤੰਕਲੀਕਰਮਕਿਰਤੁਆ॥ਮਿਟੰਤਿਤਤ੍ਰਾਗਤਭਰਮ
ਮੋਹੰ॥ਭਗਵਾਨਰਮਣੰਸਰਬਤ੍ਰਥਾਨ੍ਯਿੰ॥ਦ੍ਰਿਸਟਤੁਯੰਅਮੋਘਦਰਸਨੰਬਸੰਤਸ
ਧਰਸਨਾ॥ਹਰਿਹਰਿਹਰਿਹਰੇਨਾਨਕਪ੍ਰਿਅੰਜਾਪੁਜਪਨਾ॥੮॥ਘਟੰਤਰੂਪੰਘਟੰਤ
ਦੀਪੰਘਟੰਤਰਵਿਸਸੀਅਰਨਖ੍ਯਤ੍ਰਗਗਨੰ॥ਘਟੰਤਬਸੁਧਾਗਿਰਿਤਰਸਿਖੰਡੰ॥
ਘਟੰਤਲਲਨਾਸੁਤਭ੍ਰਾਤਹੀਤੰ॥ਘਟੰਤਕਨਿਕਮਾਨਿਕਮਾਇਆਸ੍ਵਰੂਪੰ॥ਨ
ਹਘਟੰਤਕੇਵਲਗੋਪਾਲਅਚੁਤ॥ਅਸਥਿਰੰਨਾਨਕਸਾਧਜਨ॥੯॥ਨਹਬਿਲੰ
ਬਧਰਮੰਬਿਲੰਬਪਾਪੰ॥ਦ੍ਰਿੜੰਤਨਾਮੰਤਜੰਤਲੋਭੰ॥ਸਰਣਿਸੰਤੰਕਿਲਬਿ
ਖਨਾਸੰ॥ਪ੍ਰਾਪਤੰਧਰਮਲਖ੍ਯਿਣ॥ਨਾਨਕਜਿਹਸੁਪ੍ਰਸੰਨਮਾਧਵਹ॥੧੦॥ਮਿਰਤ
ਮੋਹੰਅਲਪਬੁਧੰਰਚੰਤਬਨਿਤਾਬਿਨੋਦਸਾਹੰ॥ਜੌਬਨਬਹਿਕ੍ਰਮਕਨਿਕਕੁੰਡਲ
ਹ॥ਬਚਿਤ੍ਰਮੰਦਿਰਸੋਭੰਤਿਬਸਤ੍ਰਾਇਤੰਤਮਾਇਆਬ੍ਯਾਪਿਤੰ॥ਹੇਅਚੁਤਸਰ
ਣਿਸੰਤਨਾਨਕਭੋਭਗਵਾਨਏਨਮਹ॥੧੧॥ਜਨਮੰਤਮਰਣੰਹਰਖੰਤਸੋਗੰਭੋਗੰਤ
ਰੋਗੰ॥ਊਚੰਤਨੀਚੰਨਾਨ੍ਹਾਸੁਮੂਚੰ॥ਰਾਜੰਤਮਾਨੰਅਭਿਮਾਨੰਤਹੀਨੰ॥ਪ੍ਰਵਿਰਤਿਮਾ
ਰਗੰਵਰਤੰਤਿਬਿਨਾਸਨੰ॥ਗੋਬਿੰਦਭਜਨਸਾਧਸੰਗੇਣਅਸਥਿਰੰਨਾਨਕਭਗਵੰ

ਤਭਜਨਾਸਨੰ॥੧੨॥ਕਿਰਪੰਤਹਰੀਅੰਮਤਿਤਤੁਗਿਆਨੰ॥ਬਿਗਸੀਧ੍ਯਿਬੁਧਾਕੁ
ਸਲਥਾਨੰ॥ਬਸ੍ਯਿੰਤਿਰਿਖਿਅੰਤਿਆਗਿਮਾਨੰ॥ਸੀਤਲੰਤਰਿਦਯੰਦ੍ਰਿੜੁਸੰਤ ੧੦੦
ਗਿਆਨੰ॥ਰਹੰਤਜਨਮੰਹਰਿਦਰਸਲੀਣਾ॥ਬਾਜੰਤਨਾਨਕਸਬਦਬੀਣਾਂ॥੧੩॥
ਕਹੰਤਬੇਦਾਗੁਣੰਤਗੁਨੀਆਸੁਣੰਤਬਾਲਾਬਹੁਬਿਧਿਪ੍ਰਕਾਰਾ॥ਦ੍ਰਿੜੰਤਸੁ
ਬਿਦਿਆਹਰਿਹਰਿਕ੍ਰਿਪਾਲਾ॥ਨਾਮਦਾਨੁਜਾਚੰਤਨਾਨਕਦੈਨਹਾਰਗੁਰਗੋਪਾਲ
॥੧੪॥ਨਹਚਿੰਤਾਮਾਤਪਿਤਭ੍ਰਾਤਹਨਹਚਿੰਤਾਕਛੁਲੋਕਕਹ॥ਨਹਚਿੰਤਾਬਨਿ
ਤਾਸੁਤਮੀਤਹਪ੍ਰਵਿਰਤਿਮਾਇਆਸਨਬੰਧਨਹ॥ਦਇਆਲਏਕਭਗਵਾਨ
ਪੁਰਖਹਨਾਨਕਸਰਬਜੀਅਪ੍ਰਤਿਪਾਲਕਹ॥੧੫॥ਅਨਿਤ੍ਯਵਿਤੰਅਨਿਤ੍ਯਚਿ
ਤੰਅਨਿਤ੍ਯਆਸਾਬਹੁਬਿਧਿਪ੍ਰਕਾਰੰ॥ਅਨਿਤ੍ਯਹੇਤੰਅਹੰਬੰਧੰਭਰਮਮਾਇਆ
ਮਲਨੰਬਿਕਾਰੰ॥ਫਿਰੰਤਜੋਨਿਅਨੇਕਜਠਰਾਗਨਿਨਹਸਿਮਰੰਤਮਲੀਣਬੁ
ਧੰ॥ਹੇਗੋਬਿੰਦਕਰਤਮਇਆਨਾਨਕਪਤਿਤਉਧਾਰਣਸਾਧਸੰਗਮਹ॥੧੬॥
ਗਿਰੰਤਗਿਰਿਪਤਿਤਪਾਤਾਲੰਜਲੰਤਦੇਦੀਪ੍ਯਬੈਸ੍ਵਾਂਤਰਹ॥ਬਹੰਤਿਅਗਾਹ
ਤੋਯੰਤਰੰਗੰਦੁਖੰਤਗ੍ਰਿਹਚਿੰਤਾਜਨਮੰਤਮਰਣਹ॥ਅਨਿਕਸਾਧਨੰਨਸਿਧ੍ਯਤੇ
ਨਾਨਕ॥ਅਸਥੰਭੰਅਸਥੰਭੰਅਸਥੰਭੰਸਬਦਸਾਧਸ੍ਵਜਨਹ॥੧੭॥ਘੋਰਦੁ
ਖ੍ਯੰਅਨਿਕਹਤ੍ਯੰਜਨਮਦਾਰਿਦ੍ਰੰਮਹਾਬਿਖ੍ਯਾਦੰ॥ਮਿਟੰਤਸਗਲਸਿਮਰੰਤਹਰਿਨਾ
ਮਨਾਨਕ॥ਜੈਸੇਪਾਵਕਕਾਸਟਭਸਮੰਕਰੋਤਿ॥੧੮॥ਅੰਧਕਾਰਸਿਮਰਤਪ੍ਰ
ਕਾਸੰਗੁਣਰਮੰਤਅਘਖੰਡਨਹ॥ਰਿਦਬਸੰਤਿਭੈਭੀਤਦੂਤਹਕਰਮਕਰਤਮ
ਹਾਨਿਰਮਲਹ॥ਜਨਮਮਰਣਰਹੰਤਸ੍ਰੋਤਾਸੁਖਸਮੂਹਅਮੋਘਦਰਸਨਹ॥ਸ
ਰਣਿਜੋਗੰਸੰਤਪ੍ਰਿਅਨਾਨਕਸੋਭਗਵਾਨਖੇਮੰਕਰੋਤਿ॥੧੯॥ਪਾਛੰਕਰੋਤਿਅ
ਗ੍ਰਣੀਵਹਨਿਰਾਸੰਆਸਪੂਰਨਹ॥ਨਿਰਧਨਭਯੰਧਨਵੰਤਹਰੋਗੀਅੰਰੋਗਖੰ
ਡਨਹ॥ਭਗਤ੍ਯੰਭਗਤਿਦਾਨੰਰਾਮਨਾਮਗੁਣਕੀਰਤਨਹ॥ਪਾਰਬ੍ਰਹਮਪੁਰਖਦ
ਤਾਰਹ॥ਨਾਨਕਗੁਰਸੇਵਾਕਿੰਨਲਭ੍ਯਤੇ॥੨੦॥ਅਧਰੰਧਰੰਧਾਰਣਹਨਿਰਧ
ਨੰਧਨਨਾਮਨਰਹਰਹ॥ਅਨਾਥਨਾਥਗੋਬਿੰਦਹਬਲਹੀਣਬਲਕੇਸਵਹ॥ਸ

ਰਥਭੂਤਦਯਾਲਅਚੁਤਦੀਨਬਾਂਧਵਦਾਮੋਦਰਹ॥ਸਰਬਗ੍ਯਪੂਰਨਪੁਰਖਭਗਵ
ਨਹਭਗਤਿਵਛਲਕਰੁਣਾਮਯਹ॥ਘਟਿਘਟਿਬਸੰਤਬਾਸੁਦੇਵਹਪਾਰਬ੍ਰਹਮ
ਪਰਮੇਸੁਰਹ॥ਜਾਚੰਤਿਨਾਨਕਕ੍ਰਿਪਾਲਪ੍ਰਸਾਦੰਨਹਬਿਸਰੰਤਿਨਹਬਿਸਰੰਤਿਨਾਰ
ਇਣਹ॥੨੧॥ਨਹਸਮਰਥੰਨਹਸੇਵਕੰਨਹਪ੍ਰੀਤਿਪਰਮਪੁਰਖੋਤਮੰ॥ਤਵਪ੍ਰਸਾਦਿ
ਸਿਮਰਤੇਨਾਮੰਨਾਨਕਕ੍ਰਿਪਾਲਹਰਿਹਰਿਗੁਰੰ॥੨੨॥ਭਰਣਪੋਖਣਕਰੰਤਜੀਅ
ਬਿਸ੍ਰਾਮਛਾਦਨਦੇਵੰਤਦਾਨੰ॥ਸ੍ਰਿਜੰਤਰਤਨਜਨਮਚਤੁਰਚੇਤਨਹ॥ਵਰਤੰਤਿ
ਸੁਖਆਨੰਦਪ੍ਰਸਾਦਹ॥ਸਿਮਰੰਤਨਾਨਕਹਰਿਹਰਿਹਰੇ॥ਅਨਿਤ੍ਰਚਨਾਨਿਰਮੋਹਤੇ
॥੨੩॥ਦਾਨੰਪਰਾਪੂਰਬੇਣਭੁੰਚੰਤੇਮਹੀਪਤੇ॥ਬਿਪਰੀਤਿਬੁਧੰਮਾਰਤਲੋਕਹ
ਨਾਨਕਚਿਰੰਕਾਲਦੁਖਭੋਗਤੇ॥੨੪॥ਬ੍ਰਿਥਾਅਨੁਗ੍ਰਹੰਗੋਬਿੰਦਹਜਸ੍ਯਸਿਮਰ
ਣਰਿਦੰਤਰਹ॥ਆਰੋਗੰਮਹਾਰੋਗੰਬਿਸਿਮ੍ਰਿਤੇਕਰੁਣਾਮਯਹ॥੨੫॥ਰਮਣੰ
ਕੇਵਲੰਕੀਰਤਨੰਸੁਧਰਮੰਦੇਹਧਾਰਣਹ॥ਅੰਮ੍ਰਿਤਨਾਮੁਨਾਰਾਇਣਨਾਨਕਪੀਵ
ਤੰਸੰਤਨਤ੍ਰਿਪ੍ਯਤੇ॥੨੬॥ਸਹਣਸੀਲਸੰਤੰਸਮਮਿਤ੍ਰਸ੍ਯਦੁਰਜਨਹ॥ਨਾਨਕਭੋ
ਜਨਅਨਿਕਪ੍ਰਕਾਰੇਣਨਿੰਦਕਆਵਧਹੋਇਉਪਤਿਸਟਤੇ॥੨੭॥ਤਿਰਸਕਾ
ਰਨਹਭਵੰਤਿਨਹਭਵੰਤਮਾਨਭੰਗਨਹ॥ਸੋਭਾਹੀਨਨਹਭਵੰਤਿਨਹਪੋਹੰਤਿਸੰਸਾ
ਰਦੁਖਨਹ॥ਗੋਬਿੰਦਨਾਮਜਪੰਤਿਮਿਲਿਸਾਧਸੰਗਹਨਾਨਕਸੇਪ੍ਰਾਣੀਸੁਖਬਾਸ
ਨਹ॥੨੮॥ਸੈਨਾਸਾਧਸਮੂਹਸੂਰਅਜਿਤੰਸੰਨਾਹੰਤਨਿਨੰਮ੍ਰਤਾਹ॥ਆਵਧਹ
ਗੁਣਗੋਬਿੰਦਰਮਣੰਓਟਗੁਰਸਬਦਕਰਚਰਮਣਹ॥ਆਰੂੜਤੇਅਸ੍ਵਰਥ
ਨਾਗਹਬੁਝੰਤੇਪ੍ਰਭਮਾਰਗਹ॥ਬਿਚਰਤੇਨਿਰਭਯੰਸਤ੍ਰੁਸੈਨਾਧਾਯੰਤੇਗੁਪਾਲ
ਕੀਰਤਨਹ॥ਜਿਤਤੇਬਿਸ੍ਵਸੰਸਾਰਹਨਾਨਕਵਸੰਕੋਤੇਪੰਚਤਸਕਰਹ॥੨੯॥
ਮ੍ਰਿਗਤ੍ਰਿਸਨਾਗੰਧਰਬਨਗਰੰਦ੍ਰੁਮਛਾਯਾਰਚਿਦੁਰਮਤਿਹ॥ਤਤਹਕੁਟੰਬਮੋਹਮਿ
ਥ੍ਯਾਸਿਮਰੰਤਿਨਾਨਕਰਾਮਰਾਮਨਾਮਹ॥੩੦॥ਨਚਾਬਿਦਿਆਨਿਧਾਨਨਿਗਮੰ
ਨਚਗੁਣਗ੍ਯਨਾਮਕੀਰਤਨਹ॥ਨਚਰਾਗਰਤਨਕੰਠੰਨਹਚੰਚਲਚਤੁਰਚਾਤੁਰ
ਹ॥ਭਾਗਉਦਿਮਲਬਧੰਮਾਇਆਨਾਨਕਸਾਧਸੰਗਿਖਲਪੰਡਿਤਹ॥੩੧॥

ਕੰਠਰਮਣੀਯਰਾਮਰਾਮਮਾਲਾਹਸਤਊਚਪ੍ਰੇਮਧਾਰਣੀ॥ਜੀਹਭਣਿਜੋਉਤਮਸ
ਲੋਕਉਧਰਣੰਨੈਨਨੰਦਨੀ॥੩੨॥ਗੁਰਮੰਤ੍ਰਹੀਣਸ੍ਯਜੋਪ੍ਰਾਣੀਧ੍ਰਿਗੰਤਜਨਮਭ੍ਰ ੭੦੧
ਸਟਣਹ॥ਕੂਕਰਹਸੂਕਰਹਗਰਧਭਹਕਾਕਹਸਰਪਨਹਤੁਲਿਖਲਹ॥੩੩॥
ਚਰਣਾਰਬਿੰਦਭਜਨੰਰਿਦਯੰਨਾਮਧਾਰਣਹ॥ਕੀਰਤਨੰਸਾਧਸੰਗੇਣਨਾਨਕ
ਹਦ੍ਰਿਸਟੰਤਿਜਮਦੂਤਨਹ॥੩੪॥ਨਚਦੁਰਲਭੰਧਨੰਰੂਪੰਨਚਦੁਰਲਭੰਸ੍ਵਰ
ਗਰਾਜਨਹ॥ਨਚਦੁਰਲਭੰਭੋਜਨੰਬਿੰਜਨੰਨਚਦੁਰਲਭੰਸ੍ਵਛਅੰਬਰਹ॥ਨ
ਚਦੁਰਲਭੰਸੁਤਮਿਤ੍ਰਭ੍ਰਾਤਬਾਂਧਵਨਚਦੁਰਲਭੰਬਨਿਤਾਬਿਲਾਸਹ॥ਨਚ
ਦੁਰਲਭੰਬਿਦਿਆਪ੍ਰਬੀਣੰਨਚਦੁਰਲਭੰਚਤੁਰਚੰਚਲਹ॥ਦੁਰਲਭੰਏਕ
ਭਗਵਾਨਨਾਮਹਨਾਨਕਲਬਧੰਸਾਧਸੰਗਿਕ੍ਰਿਪਾਪ੍ਰਭੰ॥੩੫॥ਜਤਕਤਹ
ਤਹਦ੍ਰਿਸਟੰਸ੍ਵਰਗਮਰਤਪਯਾਲਲੋਕਹ॥ਸਰਬਤ੍ਰਰਮਣੰਗੋਬਿੰਦਹਨਾਨਕ
ਲੇਪਛੇਪਨਲਿਪ੍ਯਤੇ॥੩੬॥ਬਿਖਯਾਭਯੰਤਿਅੰਮ੍ਰਿਤੰਦ੍ਰੁਸਟਾਂਸਖਾਸ੍ਵਜ
ਨਹ॥ਦੁਖੰਭਯੰਤਿਸੁਖੰਭੈਭੀਤੰਤਨਿਰਭਯਹ॥ਥਾਨਬਿਹੂਨਬਿਸ੍ਰਾਮਨਾਮੰ
ਨਾਨਕਕ੍ਰਿਪਾਲਹਰਿਹਰਿਗੁਰਹ॥੩੭॥ਸਰਬਸੀਲਮਮੰਸੀਲੰਸਰਬਪਾਵ
ਨਮਮਪਾਵਨਹ॥ਸਰਬਕਰਤਬਮਮੰਕਰਤਾਨਾਨਕਲੇਪਛੇਪਨਲਿਪ੍ਯਤੇ॥੩
੮॥ਨਹਸੀਤਲੰਚੰਦ੍ਰਦੇਵਹਨਹਸੀਤਲੰਬਾਵਨਚੰਦਨਹ॥ਨਹਸੀਤਲੰਸੀਤ
ਰੁਤੇਣਨਾਨਕਸੀਤਲੰਸਾਧਸ੍ਵਜਨਹ॥੩੯॥ਮੰਤ੍ਰੰਰਾਮਰਾਮਨਾਮੰਧ੍ਯਾਨਸਰਬ
ਤ੍ਰਪੂਰਨਹ॥ਗ੍ਯਾਨੰਸਮਦੁਖਸੁਖੰਜੁਗਤਿਨਿਰਮਲਨਿਰਵੈਰਣਹ॥ਦਯਾਲੰ
ਸਰਬਤ੍ਰਜੀਆਪੰਚਦੋਖਬਿਵਰਜਿਤਹ॥ਭੋਜਨੰਗੋਪਾਲਕੀਰਤਨੰਅਲਪ
ਮਾਯਾਜਲਕਮਲਰਹਤਹ॥ਉਪਦੇਸੰਸਮਮਿਤ੍ਰਸਤ੍ਰਹਭਗਵੰਤਭਗਤਿਭ
ਵਨੀ॥ਪਰਨਿੰਦਾਨਹਸ੍ਰੋਤਿਸ੍ਰਵਣੰਆਪੁਤ੍ਯਾਗਿਸਗਲਰੇਣੁਕਹ॥ਖਟਲਖ
ਣਪੂਰਨੰਪੁਰਖਹਨਾਨਕਨਾਮਸਾਧਸ੍ਵਜਨਹ॥੪੦॥ਅਜਾਭੋਗੰਤਕੰਦਮੂਲੰਬਸੰ
ਤੇਸਮੀਪਿਕੇਹਰਹ॥ਤਤ੍ਰਗਤੇਸੰਸਾਰਹਨਾਨਕਸੋਗਹਰਖੰਬਿਆਪਤੇ॥੪੧॥ਛ
ਲੰਛਿਦ੍ਰੰਕੋਟਿਬਿਘਨੰਅਪਰਾਧੰਕਿਲਬਿਖਮਲੰ॥ਭਰਮਮੋਹੰਮਾਨਅਪ

ਮਾਨੰਮਦੰਮਾਯਾਬਿਆਪਿਤੰਮ੍ਰਿਤ੍ਯੁਜਨਮਭ੍ਰਮੰਤਿਨਰਕਹ॥ਅਨਿਕਉਪਾਵੰਨਸਿ
ਧੵਤੇ॥ਨਿਰਮਲੰਸਾਧਸੰਗਹਜਪੰਤਿਨਾਨਕਗੋਪਾਲਨਾਮੰ॥ਰਮੰਤਿਗੁਣਗੋਬਿੰ
ਦਨਿਤਪ੍ਰਤਹ॥੪੨॥ਤਰਣਸਰਣਸੁਆਮੀਰਮਣਸੀਲਪਰਮੇਸੁਰਹ॥ਕਰਣ
ਕਾਰਣਸਮਰਥਹਦਾਨੁਦੇਤਪ੍ਰਭੁਪੂਰਨਹ॥ਨਿਰਾਸਆਸਕਰਣੰਸਗਲਅਰਥ
ਆਲਯਹ॥ਗੁਣਨਿਧਾਨਸਿਮਰੰਤਿਨਾਨਕਸਗਲਜਾਚੰਤਜਾਚਿਕਹ॥੪੩॥
ਦੁਰਗਮਸਥਾਨਸੁਗਮੰਮਹਾਦੂਖਸਰਬਸੂਖਣਹ॥ਦੁਰਬਚਨਭੇਦਭਰਮੰਸਾਕ
ਤਪਿਸਨੰਤਸੁਰਜਨਹ॥ਅਸਥਿਤੰਸੋਗਹਰਖੰਭੈਖੀਣੰਤਨਿਰਭਵਹ॥ਭੈਅਟ
ਵੀਅੰਮਹਾਨਗਰਬਾਸੰਧਰਮਲਖੵਣਪ੍ਰਭਮਇਆ॥ਸਾਧਸੰਗਮਰਾਮਰਾਮਰ
ਮਣੰਸਰਣਿਨਾਨਕਹਰਿਹਰਿਦਯਾਲਚਰਣੰ॥੪੪॥ਹੇਅਜਿਤਸੂਰਸੰਗ੍ਰਾਮੰਅ
ਤਿਬਲਨਾਬਹੁਮਰਦਨਹ॥ਗਣਗੰਧਰਬਦੇਵਮਾਨੁਖੵੰਪਸੁਪੰਖੀਬਿਮੋਹਨਹ
॥ਹਰਿਕਰਣਹਾਰੰਨਮਸਕਾਰੰਸਰਣਿਨਾਨਕਜਗਦੀਸ੍ਵਰਹ॥੪੫॥ਹੇਕਾਮੰਨਰ
ਕਬਿਸ੍ਰਾਮੰਬਹੁਜੋਨੀਭ੍ਰਮਾਵਣਹ॥ਚਿਤਹਰਣੰਤ੍ਰੈਲੋਕਗੰਮੵੰਜਪਤਪਸੀਲ
ਬਿਦਾਰਣਹ॥ਅਲਪਸੁਖਅਵਿਤਚੰਚਲਊਚਨੀਚਸਮਾਵਣਹ॥ਤਵਭੈ
ਬਿਮੁੰਚਿਤਸਾਧਸੰਗਮਓਟਨਾਨਕਨਾਰਾਇਣਹ॥੪੬॥ਹੇਕਲਿਮੂਲਕ੍ਰੋਧੰਕਦੰ
ਚਕਰੁਣਾਨਉਪਰਜਤੇ॥ਬਿਖਯੰਤਜੀਵੰਵਸੵੰਕਰੋਤਿਨਿਰਤੵੰਕਰੋਤਿਜਥਾਮ
ਰਕਟਹ॥ਅਨਿਕਸਾਸਨਤਾੜੰਤਿਜਮਦੂਤਹ॥ਤਵਸੰਗੇਅਧਮੰਨਰਹ॥ਦੀਨ
ਦੁਖਭੰਜਨਦਯਾਲਪ੍ਰਭੁਨਾਨਕਸਰਬਜੀਅਰਖੵਾਕਰੋਤਿ॥੪੭॥ਹੇਲੋਭਾਲੰ
ਪਟਸੰਗਸਿਰਮੋਰਹ॥ਅਨਿਕਲਹਰੀਕਲੋਲਤੇ॥ਧਾਵੰਤਜੀਆਬਹੁਪ੍ਰਕਾਰੰ
ਅਨਿਕਭਾਂਤਿਬਹੁਡੋਲਤੇ॥ਨਚਮਿਤ੍ਰੰਨਚਇਸਟੰਨਚਬਾਧਵਨਚਮਾਤਪਿ
ਤਾਤਵਲਜਯਾ॥ਅਕਰਣੰਕਰੋਤਿਅਖਾਦੵਿਖਾਦੵੰਅਸਾਜੵੰਸਾਜਸਮਜਯਾ
॥ਤ੍ਰਾਹਿਤ੍ਰਾਹਿਸਰਣਿਸੁਆਮੀਬਿਗੵਾਪ੍ਤਿਨਾਨਕਹਰਿਨਰਹਰਹ॥੪੮॥ਹੇਜ
ਨਮਮਰਣਮੂਲੰਅਹੰਕਾਰੰਪਾਪਾਤਮਾ॥ਮਿਤ੍ਰੰਤਜੰਤਿਸਤ੍ਰੰਦ੍ਰਿੜੰਤਿਅਨਿ
ਕਮਾਯਾਬਿਸ੍ਤੀਰਨਹ॥ਆਵੰਤਜਾਵੰਤਥਕੰਤਜੀਆਦੁਖਸੁਖਬਹੁਭੋਗਣ

ਹ॥ਭ੍ਰਮਭਯਾਨਉਦਿਆਨਰਮਣੰਮਹਾਬਿਕਟਅਸਾਧਰੋਗਣਹ॥ਬੈਦੵੰਪਾਰ
ਬ੍ਰਹਮਪਰਮੇਸ੍ਵਰਆਰਾਧਿਨਾਨਕਹਰਿਹਰਿਹਰੇ॥੪੯॥ਹੇਪ੍ਰਾਣਨਾਥਗੋਬਿੰਦਹ
ਕ੍ਰਿਪਾਨਿਧਾਨਜਗਦਗੁਰੋ॥ਹੇਸੰਸਾਰਤਾਪਹਰਣਹਕਰੁਣਾਮੈਸਭਦੁਖਹਰੋ॥ਹੇ
ਸਰਣਿਜੋਗਦਯਾਲਹਦੀਨਾਨਾਥਮਯਾਕਰੋ॥ਸਰੀਰਸ੍ਵਸਥਖੀਣਸਮਏਸਿਮ
ਰੰਤਿਨਾਨਕਰਾਮਦਾਮੋਦਰਮਾਧਵਹ॥੫੦॥ਚਰਣਕਮਲਸਰਣੰਰਮਣੰਗੋਪਾ
ਲਕੀਰਤਨਹ॥ਸਾਧਸੰਗੇਣਤਰਣੰਨਾਨਕਮਹਾਸਾਗਰਭੈਦੁਤਰਹ॥੫੧॥ਸਿਰ
ਮਸ੍ਤਕਰਖੵਾਪਾਰਬ੍ਰਹਮੰਹਸ੍ਤਕਾਯਾਰਖੵਾਪਰਮੇਸ੍ਵਰਹ॥ਆਤਮਰਖੵਾਗੋਪਾਲਸੁਆ
ਮੀਧਨਚਰਣਰਖੵਾਜਗਦੀਸ੍ਵਰਹ॥ਸਰਬਰਖੵਾਗੁਰਦਯਾਲਹਭੈਦੂਖਬਿਨਾਸਨ
ਹ॥ਭਗਤਿਵਛਲਅਨਾਥਨਾਥੇਸਰਣਿਨਾਨਕਪੁਰਖਅਚੁਤਹ॥੫੨॥ਜੇਨ
ਕਲਾਧਾਰਿਓਆਕਾਸੰਬੈਸੰਤਰੰਕਾਸਟਬੇਸਟੰ॥ਜੇਨਕਲਾਸਸਿਸੂਰਨਖੵਤ੍ਰ
ਜੋਤ੍ਹਿੰਸਾਸੰਸਰੀਰਧਾਰਣੰ॥ਜੇਨਕਲਾਮਾਤਗਰਭਪ੍ਰਤਿਪਾਲੰਨਹਛੇਦੰਤਜਠ
ਰਰੋਗਣਹ॥ਤੇਨਕਲਾਅਸਥੰਭੰਸਰੋਵਰੰ॥ਨਾਨਕਨਹਛਿਜੰਤਿਤਰੰਗਤੋਯਣ
ਹ॥੫੩॥ਗੁਸਾਂਈਗਰਿਸ੍ਟਰੂਪੇਣਸਿਮਰਣੰਸਰਬਤ੍ਰਜੀਵਣਹ॥ਲਬਧੵੰ
ਸੰਤਸੰਗੇਣਨਾਨਕਸ੍ਵਛਮਾਰਗਹਰਿਭਗਤਣਹ॥੫੪॥ਮਸਕੰਭਗਨੰਤਸੈਲੰ
ਕਰਦਮੰਤਰੰਤਪਪੀਲਕਹ॥ਸਾਗਰੰਲੰਘੰਤਿਪਿੰਗੰਤਮਪਰਗਾਸਅੰਧਕਹ
॥ਸਾਧਸੰਗੇਣਿਸਿਮਰੰਤਿਗੋਬਿੰਦਸਰਣਿਨਾਨਕਹਰਿਹਰਿਹਰੇ॥੫੫॥ਤਿ
ਲਕਹੀਣੰਜਥਾਬਿਪ੍ਰਾਅਮਰਹੀਣੰਜਥਾਰਾਜਨਹ॥ਆਵਧਹੀਣੰਜਥਾਸੂ
ਰਾ॥ਨਾਨਕਧਰਮਹੀਣੰਤਥਾਬੈਸ੍ਨਵਹ॥੫੬॥ਨਸੰਖੰਨਚਕ੍ਰੰਨਗਦਾਨਸਿਆ
ਮੰ॥ਅਸ੍ਚਰਜਰੂਪੰਰਹੰਤਜਨਮੰ॥ਨੇਤਨੇਤਕਥੰਤਿਬੇਦਾ॥ਊਚਮੂਚਅਪਾਰਗੋ
ਬਿੰਦਹ॥ਬਸੰਤਿਸਾਧਰਿਦਯੰਅਚੁਤਬੁਝੰਤਿਨਾਨਕਬਡਭਾਗੀਅਹ॥੫੭॥
ਉਦਿਆਨਬਸਨੰਸੰਸਾਰੰਸਨਬੰਧੀਸ੍ਵਾਨਸਿਆਲਖਰਹ॥ਬਿਖਮਸਥਾਨ
ਮਨਮੋਹਮਦਿਰੰਮਹਾਂਅਸਾਧਪੰਚਤਸਕਰਹ॥ਹੀਤਮੋਹਭੈਭਰਮਭ੍ਰਮਣੰਅਹੰ
ਫਾਂਸਤੀਖੵਣਕਠਿਨਹ॥ਪਾਵਕਤੋਅਅਸਾਧਘੋਰੰਅਗਮਤੀਰਨਹਲੰਘ

ਨਹ ॥ ਭਜੁ ਸਾਧਸੰਗਿ ਗੋੁਪਾਲ ਨਾਨਕ ਹਰਿ ਚਰਣ ਸਰਣ ਉਧਰਣ ਕ੍ਰਿਪਾ ॥੫੮
॥ ਕ੍ਰਿਪਾ ਕਰੰਤ ਗੋਬਿੰਦ ਗੋਪਾਲਹ ਸਗਲ੍ਯ੍ਯੰ ਰੋਗ ਖੰਡਣਹ ॥ ਸਾਧ ਸੰਗੇਣ ਗੁਣ ਰ
ਮਤ ਨਾਨਕ ਸਰਣਿ ਪੂਰਨ ਪਰਮੇਸੁਰਹ ॥੫੯॥ ਸਿਆਮਲੰ ਮਧੁਰ ਮਾਨੁਖ੍ਯ੍ਯੰ ਰਿਦਯੰ
ਭੂਮਿ ਵੈਰਣਹ ॥ ਨਿਵੰਤਿ ਹੋਵੰਤਿ ਮਿਥਿਆ ਚੇਤਨੰ ਸੰਤ ਸ੍ਵਜਨਹ ॥੬੦॥ ਅਚੇ
ਤ ਮੂੜਾ ਨ ਜਾਣੰਤ ਘਟੰਤ ਸਾਸਾ ਨਿਤ ਪ੍ਰਤੇ ॥ ਛਿਜੰਤ ਮਹਾ ਸੁੰਦਰੀ ਕਾਇਆ ਕਾ
ਲ ਕੰਨਿਆ ਗ੍ਰਾਸਤੇ ॥ ਰਚੰਤਿ ਪੁਰਖਹ ਕੁਟੰਬ ਲੀਲਾ ਅਨਿਤ ਆਸਾ ਬਿਖਿਆ
ਬਿਨੋਦ ॥ ਭ੍ਰਮੰਤਿ ਭ੍ਰਮੰਤਿ ਬਹੁ ਜਨਮ ਹਾਰਿਓ ਸਰਣਿ ਨਾਨਕ ਕਰੁਣਾ ਮਯਹ ॥
੬੧॥ ਹੇ ਜਿਹਬੇ ਹੇ ਰਸਗੇ ਮਧੁਰ ਪ੍ਰਿਅ ਤੁਯੰ ॥ ਸਤ ਹਤੰ ਪਰਮ ਬਾਦੰ ਅਵਰਤ
ਏਥਹ ਸੁਧ ਅਛਰਣਹ ॥ ਗੋਬਿੰਦ ਦਾਮੋਦਰ ਮਾਧਵੇ ॥੬੨॥ ਗਰਬੰਤਿ ਨਾਰੀ ਮ
ਦੋਨ ਮਤੰ ॥ ਬਲਵੰਤ ਬਲਾਤ ਕਾਰਣਹ ॥ ਚਰਨ ਕਮਲ ਨਹ ਭਜੰਤ ਤ੍ਰਿਣ ਸਮਾ
ਨਿ ਧ੍ਰਿਗੁ ਜਨਮਨਹ ॥ ਹੇ ਪਪੀਲਕਾ ਗ੍ਰਸਟੇ ਗੋਬਿੰਦ ਸਿਮਰਣ ਤੁਯੰ ਧਨੇ ॥ ਨਾ
ਨਕ ਅਨਿਕ ਬਾਰ ਨਮੋ ਨਮਹ ॥੬੩॥ ਤ੍ਰਿਣੰ ਤ ਮੇਰੰ ਸਹਕੰਤ ਹਰੀਅੰ ॥ ਬੂਡੰਤ ਤ
ਰੀਅੰ ਊਣੰਤ ਭਰੀਅੰ ॥ ਅੰਧਕਾਰ ਕੋਟਿ ਸੂਰ ਉਜਾਰੰ ॥ ਬਿਨਵੰਤਿ ਨਾਨਕ ਹਰਿ
ਗੁਰ ਦਯਾਰੰ ॥੬੪॥ ਬ੍ਰਹਮਣਹ ਸੰਗਿ ਉਧਰਣੰ ਬ੍ਰਹਮ ਕਰਮ ਜਿ ਪੂਰਣਹ ॥
ਆਤਮ ਰਤੰ ਸੰਸਾਰ ਗਹੰ ਤੇ ਨਰ ਨਾਨਕ ਨਿਹਫਲਹ ॥੬੫॥ ਪਰ ਦਰਬ ਹਿਰ
ਣੰ ਬਹੁ ਵਿਘਨ ਕਰਣੰ ਉਚਰਣੰ ਸਰਬ ਜੀਅ ਕਹ ॥ ਲਉ ਲਈ ਤ੍ਰਿਸਨਾ ਅਤ੍ਰਿ
ਪਤਿ ਮਨ ਮਾਏ ਕਰਮ ਕਰਤ ਸਿ ਸੂਕਰਹ ॥੬੬॥ ਮਤੇ ਸਮੇਵ ਚਰਣੰ ਉਧਰਣੰ ਭੈ
ਦੂਤਰਹ ॥ ਅਨੇਕ ਪਾਤਿਕ ਹਰਣੰ ਨਾਨਕ ਸਾਧ ਸੰਗਮ ਨ ਸੰਸਯਹ ॥੬੭॥੪॥

ਮਹਲਾ ੫ ਗਾਥਾ ੴ ਸਤਿਗੁਰ ਪ੍ਰਸਾਦਿ ॥

ਕਰਪੂਰ ਪੁਹਪ ਸੁਗੰਧਾ ਪਰਸ ਮਾਨੁਖ੍ਯ੍ਯ ਦੇਹੰ ਮਲੀਣੰ ॥ ਮਜਾ ਰੁਧਿਰ ਦ੍ਰੁਗੰਧਾ ਨਾਨ
ਕ ਅਥਿ ਗਰਬੇਣ ਅਗਿਆਨਣੋ ॥੧॥ ਪਰਮਾਣੋ ਪਰਜੰਤ ਆਕਾਸਹ ਦੀਪ ਲੋਅ ਸਿਖੰ
ਡਣਹ ॥ ਗਛੇਣ ਨੈਣ ਭਾਰੇਣ ਨਾਨਕ ਬਿਨਾ ਸਾਧੂ ਨ ਸਿਧ੍ਯ੍ਯਤੇ ॥੨॥ ਜਾਣੋ ਸਤਿ ਹੋ

ਵੰਤੋ ਮਰਣੋ ਦ੍ਰਿਸਟੇਣ ਮਿਥਿਆ ॥ ਕੀਰਤਿ ਸਾਥਿ ਚਲਥੋ ਭਣੰਤਿ ਨਾਨਕ ਸਾਧ
ਸੰਗੇਣ ॥੩॥ ਮਾਯਾ ਚਿਤ ਭਰਮੇਣ ਇਸਟ ਮਿਤ੍ਰੇਖੁ ਬਾਂਧਵਹ ॥ ਲਬਧ੍ਯ੍ਯੰ ਸਾਧ ੭੦੩
ਸੰਗੇਣ ਨਾਨਕ ਸੁਖ ਅਸਥਾਨੰ ਗੋਪਾਲ ਭਜਣੰ ॥੪॥ ਮੈਲਾਗਰ ਸੰਗੇਣ ਨਿੰਮੁ ਬਿ
ਰਖ ਸਿ ਚੰਦਨਹ ॥ ਨਿਕਟਿ ਬਸੰਤੋ ਬਾਂਸੋ ਨਾਨਕ ਅਹੰ ਬੁਧਿ ਨ ਬੋਹਤੇ ॥੫॥ ਗਾਥਾ
ਗੁੰਫ ਗੋਪਾਲ ਕਥੰ ਮਥੰ ਮਾਨ ਮਰਦਨਹ ॥ ਹਤੰ ਪੰਚ ਸਤ੍ਰੇਣ ਨਾਨਕ ਹਰਿ ਬਾਣੇ
ਪ੍ਰਹਾਰਣਹ ॥੬॥ ਬਚਨ ਸਾਧ ਸੁਖ ਪੰਥਾ ਲਹੰਥਾ ਬਡ ਕਰਮਣਹ ॥ ਰਹੰਤਾ ਜ
ਨਮ ਮਰਣੇਨ ਰਮਣੰ ਨਾਨਕ ਹਰਿ ਕੀਰਤਨਹ ॥੭॥ ਪਤ੍ਰ ਭੁਰਿਜੇਣ ਝੜੀਯੰ ਨਹ ਜੜੀਅੰ
ਪੇਡ ਸੰਪਤਾ ॥ ਨਾਮ ਬਿਹੂਣ ਬਿਖਮਤਾ ਨਾਨਕ ਬਹੰਤਿ ਜੋਨਿ ਬਾਸਰੋ ਰੈਣੀ ॥੮॥ ਭਾ
ਵਨੀ ਸਾਧ ਸੰਗੇਣ ਲਭੰਤੰ ਬਡ ਭਾਗਣਹ ॥ ਹਰਿ ਨਾਮ ਗੁਣ ਰਮਣੰ ਨਾਨਕ ਸੰਸਾਰ ਸਾ
ਗਰ ਨਹ ਬਿਆਪਣਹ ॥੯॥ ਗਾਥਾ ਗੂੜ ਅਪਾਰੰ ਸਮਝਣੰ ਬਿਰਲਾ ਜਨਹ ॥ ਸੰ
ਸਾਰ ਕਾਮ ਤਜਣੰ ਨਾਨਕ ਗੋਬਿੰਦ ਰਮਣੰ ਸਾਧ ਸੰਗਮਹ ॥੧੦॥ ਸੁਮੰਤ੍ਰ ਸਾਧ ਬਚ
ਨਾ ਕੋਟਿ ਦੋਖ ਬਿਨਾਸਨਹ ॥ ਹਰਿ ਚਰਣ ਕਮਲ ਧ੍ਯ੍ਯਾਨੰ ਨਾਨਕ ਕੁਲ ਸਮੂਹ ਉਧਾਰ
ਣਹ ॥੧੧॥ ਸੁੰਦਰ ਮੰਦਰ ਸੈਣਹ ਜੇਣ ਮਧ੍ਯ੍ਯ ਹਰਿ ਕੀਰਤਨਹ ॥ ਮੁਕਤੇ ਰਮਣ ਗੋ
ਬਿੰਦਹ ॥ ਨਾਨਕ ਲਬਧ੍ਯ੍ਯੰ ਬਡ ਭਾਗਣਹ ॥੧੨॥ ਹਰਿ ਲਬਧੋ ਮਿਤ੍ਰ ਸੁਮਿਤੋ ॥ ਬਿ
ਦਾਰਣ ਕਦੇ ਨ ਚਿਤੋ ॥ ਜਾ ਕਾ ਅਸਥਲੁ ਤੋਲੁ ਅਮਿਤੋ ॥ ਸੁੋਈ ਨਾਨਕ ਸਖਾ ਜੀਅ ਸੰ
ਗਿ ਕਿਤੋ ॥੧੩॥ ਅਪਜਸੰ ਮਿਟੰਤ ਸਤ ਪੁਤ੍ਰਹ ॥ ਸਿਮਰਤਬ੍ਯ੍ਯ ਰਿਦੈ ਗੁਰ ਮੰਤ੍ਰਣ
ਹ ॥ ਪ੍ਰੀਤਮ ਭਗਵਾਨ ਅਚੁਤ ॥ ਨਾਨਕ ਸੰਸਾਰ ਸਾਗਰ ਤਾਰਣਹ ॥੧੪॥ ਮਰਣੰ
ਬਿਸਰਣੰ ਗੋਬਿੰਦਹ ॥ ਜੀਵਣੰ ਹਰਿ ਨਾਮ ਧ੍ਯ੍ਯਾਵਣਹ ॥ ਲਭਣੰ ਸਾਧ ਸੰਗੇਣ ॥
ਨਾਨਕ ਹਰਿ ਪੂਰਬਿ ਲਿਖਣਹ ॥੧੫॥ ਦਸਨ ਬਿਹੂਨ ਭੁਯੰਗੰ ਮੰਤ੍ਰੰ ਗਾਰੁੜੀ ਨਿਵਾ
ਰੰ ॥ ਬ੍ਯ੍ਯਾਧਿ ਉਪਾੜਣ ਸੰਤੰ ॥ ਨਾਨਕ ਲਬਧ ਕਰਮਣਹ ॥੧੬॥ ਜਥ ਕਥ ਰਮਣੰ
ਸਰਣੰ ਸਰਬਤ੍ਰ ਜੀਅਣਹ ॥ ਤਥ ਲਗਣੰ ਪ੍ਰੇਮ ਨਾਨਕ ॥ ਪਰਸਾਦੰ ਗੁਰ ਦਰਸਨਹ
॥੧੭॥ ਚਰਣਾਰਬਿੰਦ ਮਨ ਬਿਧ੍ਯ੍ਯੰ ॥ ਸਿਧ੍ਯ੍ਯੰ ਸਰਬ ਕੁਸਲਣਹ ॥ ਗਾਥਾ ਗਾਵੰਤਿ
ਨਾਨਕ ਭਬ੍ਯ੍ਯੰ ਪਰਾ ਪੂਰਬਣਹ ॥੧੮॥ ਸੁਭ ਬਚਨ ਰਮਣੰ ਗਵਣੰ ਸਾਧ ਸੰਗੇਣ ਉਧ

ਰਣਾ॥ਸੰਸਾਰਸਾਗਰੰਨਾਨਕਪੁਨਰਪਿਜਨਮਨਲਭ੍ਯਤੇ॥੧੯॥ਬੇਦਪੁਰਾਣਸਾਸਤ੍ਰ
ਬੀਚਾਰੰ॥ਏਕੰਕਾਰਨਾਮਉਰਧਾਰੰ॥ਕੁਲਹਸਮੂਹਸਗਲਉਧਾਰੰ॥ਬਡਭਾਗੀਨਾਨ
ਕਕੋਤਾਰੰ॥੨੦॥ਸਿਮਰਣੰਗੋਬਿੰਦਨਾਮੰਉਧਰਣੰਕੁਲਸਮੂਹਣਹ॥ਲਬਧਿਅੰ
ਸਾਧਸੰਗੇਣਨਾਨਕਵਡਭਾਗੀਭੇਟੰਤਿਦਰਸਨਹ॥੨੧॥ਸਰਬਦੋਖਪਰੰਤਿਆਗੀ
ਸਰਬਧਰਮਦਿੜੰਤਣਃ॥ਲਬਧੇਣਿਸਾਧਸੰਗੇਣਿਨਾਨਕਮਸਤਕਿਲਿਖ੍ਯਣਃ
॥੨੨॥ਹੋਯੋਹੈਹੋਵੰਤੋਹਰਣਭਰਣਸੰਪੂਰਣਃ॥ਸਾਧੂਸਤਮਜਾਣੋਨਾਨਕਪ੍ਰੀ
ਤਿਕਾਰਣੰ॥੨੩॥ਸੁਖੇਣਬੈਣਰਤਨੰਰਚਨੰਕਸੁੰਭਰੰਗਣਃ॥ਰੋਗਸੋਗਬਿਓ
ਗੰਨਾਨਕਸੁਖੁਨਸੁਪਨਹ॥੨੪॥

ਫੁਨਹੇਮਹਲਾ੫ ੴਸਤਿਗੁਰਪ੍ਰਸਾਦਿ॥

ਹਾਥਿਕਲੰਮਅਗੰਮਮਸਤਕਿਲੇਖਾਵਤੀ॥ਉਰਝਿਰਹਿਓਸਭਸੰਗਿਅਨੂਪ
ਰੂਪਾਵਤੀ॥ਉਸਤਤਿਕਹਨੁਨਜਾਇਮੁਖਹੁਤੁਹਾਰੀਆ॥ਮੋਹੀਦੇਖਿਦਰਸੁਨਾਨ
ਕਬਲਿਹਾਰੀਆ॥੧॥ਸੰਤਸਭਾਮਹਿਬੈਸਿਕਿਕੀਰਤਿਮੈਕਹਾਂ॥ਅਰਪੀਸਭੁਸੀ
ਗਾਰੁਏਹੁਜੀਉਸਭੁਦਿਵਾ॥ਆਸਪਿਆਸੀਸੇਜਸੁਕੰਤਿਵਿਛਾਈਐ॥ਹਰਿਹਾਂ
ਮਸਤਕਿਹੋਵੈਭਾਗੁਤਸਾਜਨੁਪਾਈਐ॥੨॥ਸਖੀਕਾਜਲਹਾਰਤੰਬੋਲਸਭੈਕਿਛੁ
ਸਾਜਿਆ॥ਸੋਲਹਕੀਏਸੀਗਾਰਕਿਅੰਜਨੁਪਾਜਿਆ॥ਜੇਘਰਿਆਵੈਕੰਤੁਤ
ਸਭੁਕਿਛੁਪਾਈਐ॥ਹਰਿਹਾਂਕੰਤੈਬਾਝੁਸੀਗਾਰੁਸਭੁਬਿਰਥਾਜਾਈਐ॥੩॥ਜਿ
ਸੁਘਰਿਵਸਿਆਕੰਤੁਸਾਵਡਭਾਗਣੇ॥ਤਿਸੁਬਣਿਆਹਭੁਸੀਗਾਰੁਸਾਈਸੋਹਾਗ
ਣੇ॥ਹਉਸੁਤੀਹੋਇਅਚਿੰਤਮਨਿਆਸਪੁਰਾਈਆ॥ਹਰਿਹਾਂਜਾਘਰਿਆਇਆ
ਕੰਤੁਤਸਭੁਕਿਛੁਪਾਈਆ॥੪॥ਆਸਾਇਤੀਆਸਕਿਆਸਪੁਰਾਈਐ॥ਸਤਿ
ਗੁਰਭਏਦਇਆਲਤਪੂਰਾਪਾਈਐ॥ਮੈਤਨਿਅਵਗਣਬਹੁਤੁਕਿਅਵਗਣਛਾ
ਇਆ॥ਹਰਿਹਾਂਸਤਿਗੁਰਭਏਦਇਆਲਤਮਨੁਠਹਰਾਇਆ॥੫॥ਕਹੁਨਾਨਕ
ਬੇਅੰਤੁਬੇਅੰਤੁਧਿਆਇਆ॥ਦੁਤਰੁਇਹੁਸੰਸਾਰੁਸਤਿਗੁਰੂਤਰਾਇਆ॥ਮਿ
ਟਿਆਆਵਾਗਉਣੁਜਾਂਪੂਰਾਪਾਇਆ॥ਹਰਿਹਾਂਅੰਮ੍ਰਿਤੁਹਰਿਕਾਨਾਮੁਸਤਿਗੁਰ

ਤੇਪਾਇਆ॥੬॥ਮੇਰੈਹਾਥਿਪਦਮੁਆਗਨਿਸੁਖਬਾਸਨਾ॥ਸਖੀਮੋਰੈਕੰਠਿਰਤੰਨੁ
ਪੇਖਿਦੁਖੁਨਾਸਨਾ॥ਬਾਸਉਸੰਗਿਗੁਪਾਲਸਗਲਸੁਖਰਾਸਿਹਰਿ॥ਹਰਿਹਾਂਰਿਧਿ ੭੦੪
ਸਿਧਿਨਵਨਿਧਿਬਸਹਿਜਿਸੁਸਦਾਕਰਿ॥੭॥ਪਰਤ੍ਰਿਅਰਾਵਣਿਜਾਹਿਸੇਈਤਾ
ਲਾਜੀਅਹਿ॥ਨਿਤਪ੍ਰਤਿਹਿਰਹਿਪਰਦਰਬੁਛਿਦ੍ਰਕਤਢਾਕੀਅਹਿ॥ਹਰਿਗੁਣ
ਰਮਤਪਵਿਤ੍ਰਸਗਲਕੁਲਤਾਰਈ॥ਹਰਿਹਾਂਸੁਨਤੇਭਏਪੁਨੀਤਪਾਰਬ੍ਰਹਮੁਬੀਚ
ਰਈ॥੮॥ਊਪਰਿਬਨੈਅਕਾਸੁਤਲੈਧਰਸੋਹਤੀ॥ਦਹਦਿਸਚਮਕੈਬੀਜੁਲਿਮੁ
ਖਕਉਜੋਹਤੀ॥ਖੋਜਤਫਿਰਉਬਿਦੇਸਿਪੀਉਕਤਪਾਈਐ॥ਹਰਿਹਾਂਜੇਮਸਤਕਿ
ਹੋਵੈਭਾਗੁਤਦਰਸਿਸਮਾਈਐ॥੯॥ਡਿਠੇਸਭੇਥਾਵਨਹੀਤੁਧੁਜੇਹਿਆ॥ਬਧੋ
ਹੁਪੁਰਖਿਬਿਧਾਤੈਤਾਂਤੂਸੋਹਿਆ॥ਵਸਦੀਸਘਨਅਪਾਰਅਨੂਪਰਾਮਦਾਸਪੁਰ
॥ਹਰਿਹਾਂਨਾਨਕਕਸਮਲਜਾਹਿਨਾਇਐਰਾਮਦਾਸਸਰ॥੧੦॥ਚਾਤ੍ਰਿਕਚਿਤਸੁ
ਚਿਤਸੁਸਾਜਨੁਚਾਹੀਐ॥ਜਿਸੁਸੰਗਿਲਾਗੇਪ੍ਰਾਣਤਿਸੈਕਉਆਹੀਐ॥ਬਨੁ
ਬਨੁਫਿਰਤਉਦਾਸਬੂੰਦਜਲਕਾਰਣੇ॥ਹਰਿਹਾਂਤਿਉਹਰਿਜਨੁਮਾਂਗੈਨਾਮੁਨਾਨਕ
ਬਲਿਹਾਰਣੇ॥੧੧॥ਮਿਤਕਾਚਿਤੁਅਨੂਪੁਮਰੰਮੁਨਜਾਨੀਐ॥ਗਾਹਕਗੁਨੀਅਪ
ਰਸੁਤਤੁਪਛਾਨੀਐ॥ਚਿਤਹਿਚਿਤੁਸਮਾਇਤਹੋਵੈਰੰਗੁਘਨਾ॥ਹਰਿਹਾਂਚੰਚਲ
ਚੋਰਹਿਮਾਰਿਤਪਾਵਹਿਸਚੁਧਨਾ॥੧੨॥ਸੁਪਨੈਊਭੀਭਈਗਹਿਓਕੀਨਅੰਚਲਾ
॥ਸੁੰਦਰਪੁਰਖਬਿਰਾਜਿਤਪੇਖਿਮਨੁਬੰਚਲਾ॥ਖੋਜਉਤਾਕੇਚਰਣਕਹਹੁਕਤ
ਪਾਈਐ॥ਹਰਿਹਾਂਸੋਈਜਤੰਨੁਬਤਾਇਸਖੀਪ੍ਰਿਉਪਾਈਐ॥੧੩॥ਨੈਣਨਦੇ
ਖਹਿਸਾਧਸਿਨੈਣਬਿਹਾਲਿਆ॥ਕਰਨਨਸੁਨਹੀਨਾਦੁਕਰਨਮੁੰਦਿਘਾਲਿਆ
॥ਰਸਨਾਜਪੈਨਨਾਮੁਤਿਲੁਤਿਲੁਕਰਿਕਟੀਐ॥ਹਰਿਹਾਂਜਬਬਿਸਰੈਗੋਬਿ
ਦਰਾਇਦਿਨੋਦਿਨੁਘਟੀਐ॥੧੪॥ਪੰਕਜਫਾਥੇਪੰਕਮਹਾਮਦਗੁੰਫਿਆ॥ਅੰ
ਗਸੰਗਉਰਝਾਇਬਿਸਰਤੇਸੁੰਫਿਆ॥ਹੈਕੋਊਐਸਾਮੀਤੁਜਿਤੋਰੈਬਿਖਮਗਾਂ
ਠਿ॥ਨਾਨਕਇਕੁਸ੍ਰੀਧਰਨਾਥੁਜਿਟੂਟੇਲੇਇਸਾਂਠਿ॥੧੫॥ਧਾਵਉਦਸਾਅਨੇ
ਕਪ੍ਰੇਮਪ੍ਰਭਕਾਰਣੇ॥ਪੰਚਸਤਾਵਹਿਦੂਤਕਵਨਬਿਧਿਮਾਰਣੇ॥ਤੀਖਣਬਾਣ

੪੦੭ ਚਲਾਇਨਮੁਪ੍ਰਭਧਾਈਐ॥ਹਰਿਹਾਂਮਨਬਿਖਾਦੀਘਾਤਪੂਰਨਗੁਰੁਪਾਈਐ॥
੧੬॥ਸਤਿਗੁਰਿਕੀਨੀਦਾਤਿਮੂਲਿਨਨਿਖੁਟਈ॥ਖਾਵਹੁਭੁੰਚਹੁਸਭਿਗੁਰਮੁਖਿ
ਛੁਟਈ॥ਅੰਮ੍ਰਿਤੁਨਾਮੁਨਿਧਾਨੁਦਿਤਾਤੁਸਿਹਰਿ॥ਨਾਨਕਸਦਾਅਰਾਧਿਕਦੇਨਜਾਂ
ਹਿਮਰਿ॥੧੭॥ਜਿਥੈਜਾਏਭਗਤੁਸੁਥਾਨੁਸੁਹਾਵਣਾ॥ਸਗਲੇਹੋਏਸੁਖਹਰਿਨ
ਮੁਧਿਆਵਣਾ॥ਜੀਅਕਰਨਿਜੈਕਾਰੁਨਿੰਦਕਮੁਏਪਚਿ॥ਸਾਜਨਮਨਿਆਨੰਦੁ
ਨਾਨਕਨਾਮੁਜਪਿ॥੧੮॥ਪਾਵਨਪਤਿਤਪੁਨੀਤਕਤਹਿਨਹੀਸੇਵੀਐ॥ਝੂਠੈਰੰ
ਗਿਖੁਆਰੁਕਹਾਂਲਗੁਖੇਵੀਐ॥ਹਰਿਚੰਦਉਰੀਪੇਖਿਕਾਹੇਸੁਖੁਮਾਨਿਆ॥ਹਰਿ
ਹਾਂਹਉਬਲਿਹਾਰੀਤਿੰਨਜਿਦਰਗਹਜਾਨਿਆ॥੧੯॥ਕੀਨੇਕਰਮਅਨੇਕਗਵਾਰ
ਬਿਕਾਰਘਨ॥ਮਹਾਦ੍ਰੁਗੰਧਤਵਾਸੁਸਠਕਾਛਾਰੁਤਨ॥ਫਿਰਤਉਗਰਬਗੁਬਾਰਿ
ਮਰਣੁਨਹਜਾਨਈ॥ਹਰਿਹਾਂਹਰਿਚੰਦਉਰੀਪੇਖਿਕਾਹੇਸਚੁਮਾਨਈ॥੨੦॥ਜਿ
ਸਕੀਪੂਜੈਅਉਧਤਿਸੈਕਉਣੁਰਾਖਈ॥ਬੈਦਕਅਨਿਕਉਪਾਵਕਹਾਂਲਉਭਾਖ
ਈ॥ਏਕੋਚੇਤਿਗਵਾਰਕਾਜਿਤੇਰੈਆਵਈ॥ਹਰਿਹਾਂਬਿਨੁਨਾਵੈਤਨੁਛਾਰੁਬ੍ਰਿਥਾ
ਸਭੁਜਾਵਈ॥੨੧॥ਅਉਖਧੁਨਾਮੁਅਪਾਰੁਅਮੋਲਕੁਪੀਜਈ॥ਮਿਲਿਮਿਲਿ
ਖਾਵਹਿਸੰਤਸਗਲਕਉਦੀਜਈ॥ਜਿਸੈਪਰਾਪਤਿਹੋਇਤਿਸੈਹੀਪਾਵਣੇ॥
ਹਰਿਹਾਂਹਉਬਲਿਹਾਰੀਤਿੰਨਜਿਹਰਿਰੰਗੁਰਾਵਣੇ॥੨੨॥ਵੈਦਾਸੰਦਾਸੰਗੁਇਕ
ਠਾਹੋਇਆ॥ਅਉਖਦਆਏਰਾਸਿਵਿਚਿਆਪਿਖਲੋਇਆ॥ਜੋਜੋਓਨਾਕ
ਰਮਸੁਕਰਮਹੋਇਪਸਰਿਆ॥ਹਰਿਹਾਂਦੂਖਰੋਗਸਭਿਪਾਪਤਨਤੇਖਿਸਰਿਆ॥
੨੩॥

ਚਉਬੋਲੇਮਹਲਾ ੫ ੴਸਤਿਗੁਰਪ੍ਰਸਾਦਿ॥

ਸੰਮਨਜਉਇਸੁਪ੍ਰੇਮਕੀਦਮਕ੍ਰਿਹੁਹੋਤੀਸਾਟ॥ਰਾਵਨਹੁਤੇਸੁਰੰਕਨਹਿਜਿਨਿਸਿਰ
ਦੀਨੇਕਾਟਿ॥੧॥ਪ੍ਰੀਤਿਪ੍ਰੇਮਤਨੁਖਚਿਰਹਿਆਬੀਚੁਨਰਾਈਹੋਤ॥ਚਰਨਕਮਲ
ਮਨੁਬੇਧਿਓਬੂਝਨੁਸੁਰਤਿਸੰਜੋਗ॥੨॥ਸਾਗਰਮੇਰਉਦਿਆਨਬਨਨਵਖੰਡਬ
ਸੁਧਾਭਰਮ॥ਮੂਸਨਪ੍ਰੇਮਪਿਰੰਮਕੈਗਨਉਏਕਕਰਿਕਰਮ॥੩॥ਮੂਸਨਮਸਕ

ਰਪ੍ਰੇਮਕੀਰਹੀਜੁਅੰਬਰੁਛਾਇ॥ਬੀਧੇਬਾਂਧੇਕਮਲਮਹਿਭਵਰਰਹੇਲਪਟਾਇ॥
੪॥ਜਪਤਪਸੰਜਮਹਰਖਸੁਖਮਾਨਮਹਤਅਰੁਗਰਬ॥ਮੂਸਨਨਿਮਖਕਪ੍ਰੇਮਪ ੧੦੫
ਰਿਵਾਰਿਵਾਰਿਦੇਂਉਸਰਬ॥੫॥ਮੂਸਨਮਰਮੁਨਜਾਨਈਮਰਤਹਿਰਤਸੰਸਾਰ॥ਪ੍ਰੇ
ਮਪਿਰੰਮਨਬੇਧਿਓਉਰਝਿਓਮਿਥਬਿਓਹਾਰ॥੬॥ਘਬਿਦਬਿਜਬਜਾਰੀਐਬਿ
ਛੁਰਤਪ੍ਰੇਮਬਿਹਾਲ॥ਮੂਸਨਤਬਹੀਮੂਸੀਐਬਿਸਰਤਪੁਰਖਦਇਆਲ॥
੭॥ਜਾਕੋਪ੍ਰੇਮਸੁਆਉਹੈਚਰਨਚਿਤਵਮਨਮਾਹਿ॥ਨਾਨਕਬਿਰਹੀਬ੍ਰਹਮਕੇਆਨ
ਨਕਤਹੂਜਾਹਿ॥੮॥ਲਖਘਾਂਟੀਊਂਚੌਘਨੋਚੰਚਲਚੀਤਬਿਹਾਲ॥ਨੀਚ
ਕੀਚਨਿੰਮ੍ਰਤਘਨੀਕਰਨੀਕਮਲਜਮਾਲ॥੯॥ਕਮਲਨੈਨਅੰਜਨਸਿਆਮ
ਚੰਦ੍ਰਬਦਨਚਿਤਚਾਰ॥ਮੂਸਨਮਗਨਮਰੰਮਸਿਉਖੰਡਖੰਡਕਰਿਹਾਰ॥੧੦॥
ਮਗਨੁਭਇਓਪ੍ਰਿਅਪ੍ਰੇਮਸਿਉਸੂਧਨਸਿਮਰਤਅੰਗ॥ਪ੍ਰਗਟਿਭਇਓਸਭ
ਲੋਅਮਹਿਨਾਨਕਅਧਮਪਤੰਗ॥੧੧॥

ਸਲੋਕਭਗਤਕਬੀਰਜੀਉਕੇ॥ ੴਸਤਿਗੁਰਪ੍ਰਸਾਦਿ॥

ਕਬੀਰਮੇਰੀਸਿਮਰਨੀਰਸਨਾਊਪਰਿਰਾਮੁ॥ਆਦਿਜੁਗਾਦੀਸਗਲਭਗਤਤਾ
ਕੋਸੁਖੁਬਿਸ੍ਰਾਮੁ॥੧॥ਕਬੀਰਮੇਰੀਜਾਤਿਕਉਸਭੁਕੋਹਸਨੇਹਾਰੁ॥ਬਲਿਹਾਰੀ
ਇਸਜਾਤਿਕਉਜਿਹਜਪਿਓਸਿਰਜਨਹਾਰੁ॥੨॥ਕਬੀਰਡਗਮਗਕਿਆਕ
ਰਹਿਕਹਾਡੁਲਾਵਹਿਜੀਉ॥ਸਰਬਸੂਖਕੋਨਾਇਕੋਰਾਮਨਾਮਰਸੁਪੀਉ॥੩॥
ਕਬੀਰਕੰਚਨਕੇਕੁੰਡਲਬਨੇਊਪਰਿਲਾਲਜੜਾਉ॥ਦੀਸਹਿਦਾਧੇਕਾਨਜਿਉ
ਜਿਨਮਨਿਨਾਹੀਨਾਉ॥੪॥ਕਬੀਰਐਸਾਏਕੁਆਧੁਜੋਜੀਵਤਮਿਰਤਕੁਹੋਇ
॥ਨਿਰਭੈਹੋਇਕੈਗੁਨਰਵੈਜਤਪੇਖਉਤਤਸੋਇ॥੫॥ਕਬੀਰਜਾਦਿਨਹਉਮੂ
ਆਪਾਛੈਭਇਆਅਨੰਦੁ॥ਮੋਹਿਮਿਲਿਓਪ੍ਰਭੁਆਪਨਾਸੰਗੀਭਜਹਿਗੋਬਿੰਦੁ॥
੬॥ਕਬੀਰਸਭਤੇਹਮਬੁਰੇਹਮਤਜਿਭਲੋਸਭੁਕੋਇ॥ਜਿਨਿਐਸਾਕਰਿਬੂਝਿ
ਆਮੀਤੁਹਮਾਰਾਸੋਇ॥੭॥ਕਬੀਰਆਈਮੁਝਹਿਪਹਿਅਨਿਕਕਰੇਕਰਿਭੇਸ॥

ਤਮਰਾਖੇਗੁਰਆਪਨੇਉਨਿਕੀਨੋਆਦੇਸੁ॥੮॥ਕਬੀਰਸੋਈਮਾਰੀਐਜਿਹਮੂ
ਐਸੁਖੁਹੋਇ॥ਭਲੋਭਲੋਸਭੁਕੋਕਹੈਬੂਰੋਨਮਾਨੈਕੋਇ॥੯॥ਕਬੀਰਰਾਤੀ
ਹੋਵਹਿਕਾਰੀਆਕਾਰੇਊਭੇਜੰਤ॥ਲੈਫਾਹੇਉਠਿਧਾਵਤੇਸਿਜਾਨਿਮਾਰੇਭਗ
ਵੰਤ॥੧੦॥ਕਬੀਰਚੰਦਨਕਾਬਿਰਵਾਭਲਾਬੇੜ੍ਹਿਓਢਾਕਪਲਾਸ॥ਓਇਭੀ
ਚੰਦਨੁਹੋਇਰਹੇਬਸੇਜੁਚੰਦਨਪਾਸਿ॥੧੧॥ਕਬੀਰਬਾਂਸੁਬਡਾਈਬੂਡਿਆ
ਇਉਮਤਡੂਬਹੁਕੋਇ॥ਚੰਦਨਕੈਨਿਕਟੇਬਸੈਬਾਂਸੁਸੁਗੰਧੁਨਹੋਇ॥੧੨॥ਕਬੀਰਦੀ
ਨੁਗਵਾਇਆਦੁਨੀਸਿਉਦੁਨੀਨਚਾਲੀਸਾਥਿ॥ਪਾਇਕੁਹਾੜਾਮਾਰਿਆਗਾਫਲਿ
ਅਪੁਨੈਹਾਥਿ॥੧੩॥ਕਬੀਰਜਹਜਹਹਉਫਿਰਿਓਕਉਤਕਠਾਓਠਾਇ॥ਇਕਰਾਮ
ਸਨੇਹੀਬਾਹਰਾਊਜਰੁਮੇਰੈਭਾਂਇ॥੧੪॥ਕਬੀਰਸੰਤਨਕੀਝੁੰਗੀਆਭਲੀਭਠਿ
ਕੁਸਤੀਗਾਉ॥ਆਗਿਲਗਉਤਿਹਧਉਲਹਰਜਿਹਨਾਹੀਹਰਿਕੋਨਾਉ॥੧੫
॥ਕਬੀਰਸੰਤਮੂਏਕਿਆਰੋਈਐਜੋਅਪੁਨੇਗ੍ਰਿਹਿਜਾਇ॥ਰੋਵਹੁਸਾਕਤਬਾਪੁਰੇ
ਜੁਹਾਟੈਹਾਟਬਿਕਾਇ॥੧੬॥ਕਬੀਰਸਾਕਤੁਐਸਾਹੈਜੈਸੀਲਸਨਕੀਖਾਨਿ॥ਕੋ
ਨੇਬੈਠੇਖਾਈਐਪਰਗਟਹੋਇਨਿਦਾਨਿ॥੧੭॥ਕਬੀਰਮਾਇਆਡੋਲਨੀਪਵਨੁ
ਝਕੋਲਨਹਾਰੁ॥ਸੰਤਹੁਮਾਖਨੁਖਾਇਆਛਾਛਿਪੀਐਸੰਸਾਰੁ॥੧੮॥ਕਬੀਰਮਾਇ
ਆਡੋਲਨੀਪਵਨੁਵਹੈਹਿਵਧਾਰ॥ਜਿਨਿਬਿਲੋਇਆਤਿਨਿਖਾਇਆਅਵਰ
ਬਿਲੋਵਨਹਾਰ॥੧੯॥ਕਬੀਰਮਾਇਆਚੋਰਟੀਮੁਸਿਮੁਸਿਲਾਵੈਹਾਟਿ॥ਏਕੁਕਬੀ
ਰਨਾਮੁਸੈਜਿਨਿਕੀਨੀਬਾਰਹਬਾਟ॥੨੦॥ਕਬੀਰਸੂਖੁਨਏਂਹਜੁਗਿਕਰਹਿਜੁਬਹੁਤੈ
ਮੀਤ॥ਜੋਚਿਤੁਰਾਖਹਿਏਕਸਿਉਤੇਸੁਖੁਪਾਵਹਿਨੀਤ॥੨੧॥ਕਬੀਰਜਿਸੁਮਰਨੇ
ਤੇਜਗੁਡਰੈਮੇਰੈਮਨਿਆਨੰਦੁ॥ਮਰਨੇਹੀਤੇਪਾਈਐਪੂਰਨੁਪਰਮਾਨੰਦੁ॥੨੨॥ਰਾਮ
ਪਦਾਰਥੁਪਾਇਕੈਕਬੀਰਾਗਾਂਠਿਨਖੋਲ॥ਨਹੀਪਟਣੁਨਹੀਪਾਰਖੂਨਹੀਗਾਹਕੁਨਹੀ
ਮੋਲੁ॥੨੩॥ਕਬੀਰਤਾਸਿਉਪ੍ਰੀਤਿਕਰਿਜਾਕੋਠਾਕੁਰੁਰਾਮੁ॥ਪੰਡਿਤਰਾਜੇਭੂਪਤੀ
ਆਵਹਿਕਉਨੇਕਾਮ॥੨੪॥ਕਬੀਰਪ੍ਰੀਤਿਇਕਸਿਉਕੀਏਆਨਦੁਬਿਧਾਜਾਇ॥
ਭਾਵੈਲਾਂਬੇਕੇਸਕਰੁਭਾਵੈਘਰਰਿਮੁਡਾਇ॥੨੫॥ਕਬੀਰਜਗੁਕਾਜਲਕੀਕੋਠਰੀ

ਅੰਧਪਰੋਤਿਸਮਾਹਿ॥ਹਉਬਲਿਹਾਰੀਤਿਨਕਉਪੇਸਿਜੁਨੀਕਸਿਜਾਹਿ॥੨੬॥
ਕਬੀਰਇਹੁਤਨੁਜਾਇਗਾਸਕਹੁਤਲੇਹੁਬਹੋਰਿ॥ਨਾਂਗੇਪਾਵਹੁਤੇਗਏਜਿਨਕੇਲਾਖ
ਕਰੋਰਿ॥੨੭॥ਕਬੀਰਇਹੁਤਨੁਜਾਇਗਾਕਵਨੈਮਾਰਗਿਲਾਇ॥ਕੈਸੰਗਤਿਕਰਿਸਾ
ਧਕੀਕੈਹਰਿਕੇਗੁਨਗਾਇ॥੨੮॥ਕਬੀਰਮਰਤਾਮਰਤਾਜਗੁਮੂਆਮਰਿਭੀਨਜਾਨਿ
ਆਕੋਇ॥ਐਸੇਮਰਨੇਜੋਮਰੈਬਹੁਰਿਨਮਰਨਾਹੋਇ॥੨੯॥ਕਬੀਰਮਾਨਸਜਨਮੁ
ਦੁਲੰਭੁਹੈਹੋਇਨਬਾਰੈਬਾਰ॥ਜਿਉਬਨਫਲਪਾਕੇਭੁਇਗਿਰਹਿਬਹੁਰਿਨਲਾਗਹਿ
ਡਾਰ॥੩੦॥ਕਬੀਰਾਤੁਹੀਕਬੀਰੁਤੂਤੇਰੋਨਾਉਕਬੀਰੁ॥ਰਾਮਰਤਨੁਤਬਪਾਈਐਜ
ਉਪਹਿਲੇਤਜਹਿਸਰੀਰੁ॥੩੧॥ਕਬੀਰਝੰਖੁਨਝੰਖੀਐਤੁਮਰੋਕਹਿਓਨਹੋਇ॥
ਕਰਮਕਰੀਮਜੁਕਰਿਰਹੇਮੇਟਿਨਸਾਕੈਕੋਇ॥੩੨॥ਕਬੀਰਕਸਉਟੀਰਾਮਕੀਝੂਠਾਟਿ
ਕੈਨਕੋਇ॥ਰਾਮਕਸਉਟੀਸੋਸਹੈਜੋਮਰਿਜੀਵਾਹੋਇ॥੩੩॥ਕਬੀਰਊਜਲਪਹਿ
ਰਹਿਕਾਪਰੇਪਾਨਸੁਪਾਰੀਖਾਹਿ॥ਏਕਸਹਰਿਕੇਨਾਮਬਿਨੁਬਾਧੇਜਮਪੁਰਿਜਾਂਹਿ॥੩੪
॥ਕਬੀਰਬੇੜਾਜਰਜਰਾਫੂਟੇਛੇਂਕਹਜਾਰ॥ਹਰੂਏਹਰੂਏਤਿਰਿਗਏਡੂਬੇਜਿਨਸਿਰ
ਭਾਰ॥੩੫॥ਕਬੀਰਹਾਡੁਜਰੇਜਿਉਲਾਕਰੀਕੇਸਜਰੇਜਿਉਘਾਸੁ॥ਇਹੁਜਗੁਜ
ਰਤਾਦੇਖਿਕੈਭਇਓਕਬੀਰੁਉਦਾਸੁ॥੩੬॥ਕਬੀਰਗਰਬੁਨਕੀਜੀਐਚਾਮਲਪੇ
ਟੇਹਾਡੁ॥ਹੈਵਰਊਪਰਿਛਤ੍ਰਤਰਤੇਫੁਨਿਧਰਨੀਗਾਡੁ॥੩੭॥ਕਬੀਰਗਰਬੁਨਕੀਜੀ
ਐਊਚਾਦੇਖਿਅਵਾਸੁ॥ਆਜੁਕਾਲਿਭੁਇਲੇਟਣਾਊਪਰਿਜਾਮੈਘਾਸੁ॥੩੮॥
ਕਬੀਰਗਰਬੁਨਕੀਜੀਐਰੰਕੁਨਹਸੀਐਕੋਇ॥ਅਜਹੁਸੁਨਾਉਸਮੁੰਦ੍ਰਮਹਿਕਿ
ਆਜਾਨਉਕਿਆਹੋਇ॥੩੯॥ਕਬੀਰਗਰਬੁਨਕੀਜੀਐਦੇਹੀਦੇਖਿਸੁਰੰਗ॥
ਆਜੁਕਾਲਿਤਜਿਜਾਹੁਗੇਜਿਉਕਾਂਚੁਰੀਭੁਯੰਗ॥੪੦॥ਕਬੀਰਲੂਟਨਾਹੈਤਲੂ
ਟਿਲੈਰਾਮਨਾਮਹੈਲੂਟਿ॥ਫਿਰਿਪਾਛੈਪਛੁਤਾਹੁਗੇਪ੍ਰਾਨਜਾਹਿਗੇਛੂਟਿ॥੪੧॥
ਕਬੀਰਐਸਾਕੋਈਨਜਨਮਿਓਅਪਨੈਘਰਲਾਵੈਆਗਿ॥ਪਾਂਚਉਲਰਿਕਾਜਾ
ਰਿਕੈਰਹੈਰਾਮਲਿਵਲਾਗਿ॥੪੨॥ਕੋਹੈਲਰਿਕਾਬੇਚਈਲਰਿਕੀਬੇਚੈਕੋਇ॥
ਸਾਂਝਾਕਰੈਕਬੀਰਸਿਉਹਰਿਸੰਗਿਬਨਜੁਕਰੇਇ॥੪੩॥ਕਬੀਰਇਹਚੇਤਾਵਨੀ

ਮਤਸਹਸਾਰਹਿਜਾਇ॥ਪਾਛੈਭੋਗਜੁਭੋਗਵੈਤਿਨਕੋਗੁੜੁਲੈਖਾਹਿ॥੪੪॥ਕਬੀ
ਰਮੈਜਾਨਿਓਪੜਿਬੋਭਲੋਪੜਿਬੇਸਿਉਭਲਜੋਗੁ॥ਭਗਤਿਨਛਾਡਉਰਾਮਕੀ
ਭਾਵੈਨਿੰਦਉਲੋਗੁ॥੪੫॥ਕਬੀਰਲੋਗੁਕਿਨਿੰਦੈਬਪੁੜਾਜਿਹਮਨਿਨਾਹੀਗਿ
ਆਨੁ॥ਰਾਮਕਬੀਰਾਰਵਿਰਹੇਅਵਰਤਜੇਸਭਕਾਮ॥੪੬॥ਕਬੀਰਪਰਦੇਸੀਕੈ
ਘਾਘਰੈਚਹੁਦਿਸਿਲਾਗੀਆਗਿ॥ਖਿੰਥਾਜਲਿਕੋਇਲਾਭਈਤਾਗੇਆਂਚਨ
ਲਾਗਿ॥੪੭॥ਕਬੀਰਖਿੰਥਾਜਲਿਕੋਇਲਾਭਈਖਾਪਰੁਫੂਟਮਫੂਟ॥ਜੋਗੀ
ਬਪੁੜਾਖੇਲਿਓਆਸਨਿਰਹੀਬਿਭੂਤਿ॥੪੮॥ਕਬੀਰਥੋਰੈਜਲਿਮਾਛੁਲੀਝੀ
ਵਰਮੇਲਿਓਜਾਲੁ॥ਇਹਟੋਘਨੈਨਛੂਟਸਹਿਫਿਰਿਕਰਿਸਮੁੰਦੁਸਮਾਲਿ॥
੪੯॥ਕਬੀਰਸਮੁੰਦੁਨਛੋਡੀਐਜਉਅਤਿਖਾਰੋਹੋਇ॥ਪੋਖਰਿਪੋਖਰਿਢੂਢਤੇਭ
ਲੋਨਕਹਿਹੈਕੋਇ॥੫੦॥ਕਬੀਰਨਿਗੁਸਾਂਏਬਹਿਗਏਥਾਂਘੀਨਾਹੀਕੋਇ॥ਦੀ
ਨਗਰੀਬੀਆਪੁਨੀਕਰਤੇਹੋਇਸੁਹੋਇ॥੫੧॥ਕਬੀਰਬੈਸਨਉਕੀਕੂਕਰਿਭਲੀ
ਸਾਕਤਕੀਬੁਰੀਮਾਇ॥ਓਹੁਨਿਤਸੁਨੈਹਰਿਨਾਮਜਸੁਉਹਪਾਪਬਿਸਾਹਨਜਾਇ॥
੫੨॥ਕਬੀਰਹਰਨਾਦੂਬਲਾਇਹੁਹਰੀਆਰਾਤਾਲੁ॥ਲਾਖਅਹੇਰੀਏਕੁਜੀਉਕੇ
ਤਾਬੰਚਉਕਾਲੁ॥੫੩॥ਕਬੀਰਗੰਗਾਤੀਰਜੁਘਰੁਕਰਹਿਪੀਵਹਿਨਿਰਮਲਨੀ
ਰੁ॥ਬਿਨੁਹਰਿਭਗਤਿਨਮੁਕਤਿਹੋਇਇਉਕਹਿਰਮੇਕਬੀਰ॥੫੪॥ਕਬੀਰਮਨੁ
ਨਿਰਮਲੁਭਇਆਜੈਸਾਗੰਗਾਨੀਰੁ॥ਪਾਛੈਲਾਗੋਹਰਿਫਿਰੈਕਹਤਕਬੀਰਕਬੀ
ਰ॥੫੫॥ਕਬੀਰਹਰਦੀਪੀਅਰੀਚੂੰਨਾਂਊਜਲਭਾਇ॥ਰਾਮਸਨੇਹੀਤਉਮਿਲੈ
ਦੋਨਉਬਰਨਗਵਾਇ॥੫੬॥ਕਬੀਰਹਰਦੀਪੀਰਤਨੁਹਰੈਚੂਨਚਿਹਨੁਨਰਹਾਇ
॥ਬਲਿਹਾਰੀਇਹੁਪ੍ਰੀਤਿਕਉਜਿਹਜਾਤਿਬਰਨੁਕੁਲੁਜਾਇ॥੫੭॥ਕਬੀਰਮੁ
ਕਤਿਦੁਆਰਾਸੰਕੁਰਾਰਾਈਦਸਏਂਭਾਇ॥ਮਨੁਤਉਮੈਗਲੁਹੋਇਰਹਿਓਨਿਕ
ਸੋਕਿਉਕੈਜਾਇ॥੫੮॥ਕਬੀਰਐਸਾਸਤਿਗੁਰੁਜੇਮਿਲੈਤੁਠਾਕਰੇਪਸਾਉ॥
ਮੁਕਤਿਦੁਆਰਾਮੋਕਲਾਸਹਜੇਆਵਉਜਾਉ॥੫੯॥ਕਬੀਰਨਾਮੁਹਿਛਾਨਿਛ
ਪਰੀਨਾਮੋਹਿਘਰੁਨਹੀਗਾਉ॥ਮਤਹਰਿਪੂਛੈਕਉਨੁਹੈਮੇਰੇਜਾਤਿਨਨਾਉ॥੬੦॥

ਕਬੀਰਮੁਹਿਮਰਨੇਕਾਚਾਉਹੈਮਰਉਤਹਰਿਕੈਦੁਆਰ॥ਮਤਹਰਿਪੂਛੈਕਉਨੁਹੈਪ
ਰਾਮੇਰੈਬਾਰ॥੬੧॥ਕਬੀਰਨਾਹਮਕੀਆਨਕਰਹਿਗੇਨਾਕਰਿਸਕੈਸਰੀਰੁ॥ਕਿਆ ੭੦੭
ਜਾਨਉਕਿਛੁਹਰਿਕੀਆਭਇਓਕਬੀਰੁਕਬੀਰੁ॥੬੨॥ਕਬੀਰਸੁਪਨੈਹੂਬਰੜਾਇ
ਕੈਜਿਹਮੁਖਨਿਕਸੈਰਾਮੁ॥ਤਾਕੇਪਗਕੀਪਾਨਹੀਮੇਰੇਤਨਕੋਚਾਮੁ॥੬੩॥ਕਬੀਰਮ
ਾਟੀਕੇਹਮਪੂਤਰੇਮਾਨਸੁਰਾਖਿਉਨਾਉ॥ਚਾਰਿਦਿਵਸਕੇਪਾਹੁਨੇਬਡਬਡਰੂੰਧਹਿ
ਠਾਉ॥੬੪॥ਕਬੀਰਮਹਿਦੀਕਰਿਘਾਲਿਆਆਪੁਪੀਸਾਇਪੀਸਾਇ॥ਤੈਸ
ਹਬਾਤਨਪੁਛੀਐਕਬਹੂਨਲਾਈਪਾਇ॥੬੫॥ਕਬੀਰਜਿਹਦਰਆਵਤਜਾਤਿ
ਅਹੁਹਟਕੈਨਾਹੀਕੋਇ॥ਸੋਦਰੁਕੈਸੇਛੋਡੀਐਜੋਦਰੁਐਸਾਹੋਇ॥੬੬॥ਕਬੀਰ
ਡੂਬਾਥਾਪੈਉਬਰਿਓਗੁਨਕੀਲਹਰਿਝਬਕਿ॥ਜਬਦੇਖਿਓਬੇੜਾਜਰਜਰਾਤ
ਬਉਤਰਿਪਰਿਓਹਉਫਰਕਿ॥੬੭॥ਕਬੀਰਪਾਪੀਭਗਤਿਨਭਾਵਈਹਰਿਪੂ
ਜਾਨਸੁਹਾਇ॥ਮਾਖੀਚੰਦਨੁਪਰਹਰੈਜਹਬਿਗੰਧਤਹਜਾਇ॥੬੮॥ਕਬੀਰ
ਬੈਦੁਮੂਆਰੋਗੀਮੂਆਮੂਆਸਭੁਸੰਸਾਰੁ॥ਏਕੁਕਬੀਰਾਨਾਮੂਆਜਿਹਨਾਹੀਰੋ
ਵਨਹਾਰੁ॥੬੯॥ਕਬੀਰਰਾਮੁਨਧਿਆਇਓਮੋਟੀਲਾਗੀਖੋਰਿ॥ਕਾਇਆਹਾਂ
ਡੀਕਾਠਕੀਨਾਓਹੁਚਰੈਬਹੋਰਿ॥੭੦॥ਕਬੀਰਐਸੀਹੋਇਪਰੀਮਨਕੋਭਾਵਤੁਕੀ
ਨੁ॥ਮਰਨੇਤੇਕਿਆਡਰਪਨਾਜਬਹਾਥਿਸਿਧਉਰਾਲੀਨ॥੭੧॥ਕਬੀਰਰਸਕੋ
ਗਾਂਡੋਚੂਸੀਐਗੁਨਕਉਮਰੀਐਰੋਇ॥ਅਵਗੁਨੀਆਰੇਮਾਨਸੈਭਲੋਨਕਹਿਹੈ
ਕੋਇ॥੭੨॥ਕਬੀਰਗਾਗਰਿਜਲਭਰੀਆਜੁਕਾਲ੍ਹਿਜੈਹੈਫੂਟਿ॥ਗੁਰੁਜੁਨਚੇ
ਤਹਿਆਪਨੋਅਧਮਾਝਲੀਜਹਿਗੇਲੂਟਿ॥੭੩॥ਕਬੀਰਕੂਕਰੁਰਾਮਕੋਮੁਤੀ
ਆਮੇਰੋਨਾਉ॥ਗਲੇਹਮਾਰੇਜੇਵਰੀਜਹਖਿੰਚੈਤਹਜਾਉ॥੭੪॥ਕਬੀਰਜਪਨੀ
ਕਾਠਕੀਕਿਆਦਿਖਲਾਵਹਿਲੋਇ॥ਹਿਰਦੈਰਾਮੁਨਚੇਤਹੀਇਹਜਪਨੀਕਿ
ਆਹੋਇ॥੭੫॥ਕਬੀਰਬਿਰਹੁਭੁਯੰਗਮੁਮਨਿਬਸੈਮੰਤੁਨਮਾਨੈਕੋਇ॥ਰਾਮ
ਬਿਓਗੀਨਾਜੀਐਜੀਐਤਬਉਰਾਹੋਇ॥੭੬॥ਕਬੀਰਪਾਰਸਚੰਦਨੈਤਿਨਹੈ
ਏਕਸੁਗੰਧ॥ਤਿਹਮਿਲਿਤੇਊਊਤਮਭਏਲੋਹਕਾਠਨਿਰਗੰਧ॥੭੭॥ਕਬੀ

ਰਜਮਕਾਠੇਂਗਾਬੁਰਾਹੈਓਹੁਨਹੀਸਹਿਆਜਾਇ॥ਏਕੁਜੁਸਾਧੂਮੋਹਿਮਿਲਿਓਤਿ
ਨਿਲੀਆਅੰਚਲਿਲਾਇ॥੭੮॥ਕਬੀਰਬੈਦੁਕਹੈਹਉਹੀਭਲਾਦਾਰੂਮੇਰੈਵ
ਸਿ॥ਇਹਤਉਬਸਤੁਗੁਪਾਲਕੀਜਬਭਾਵੈਲੇਇਖਸਿ॥੭੯॥ਕਬੀਰਨੌਬਤਿ
ਆਪਨੀਦਿਨਦਸਲੇਹੁਬਜਾਇ॥ਨਦੀਨਾਵਸੰਜੋਗਜਿਉਬਹੁਰਿਨਮਿਲਿਹੈ
ਆਇ॥੮੦॥ਕਬੀਰਸਾਤਸਮੁੰਦਹਿਮਸੁਕਰਉਕਲਮਕਰਉਬਨਰਾਇ॥ਬ
ਸੁਧਾਕਾਗਦੁਜਉਕਰਉਹਰਿਜਸੁਲਿਖਨੁਨਜਾਇ॥੮੧॥ਕਬੀਰਜਾਤਿਜੁਲ
ਹਾਕਿਆਕਰੈਹਿਰਦੈਬਸੈਗੁਪਾਲ॥ਕਬੀਰਰਮੀਆਕੰਠਿਮਿਲੁਚੂਕਹਿਸਰਬ
ਜੰਜਾਲ॥੮੨॥ਕਬੀਰਐਸਾਕੋਨਹੀਮੰਦਰਦੇਇਜਰਾਇ॥ਪਾਂਚਉਲਰਕੇ
ਮਾਰਿਕੈਰਹੈਰਾਮਲਿਉਲਾਇ॥੮੩॥ਕਬੀਰਐਸਾਕੋਨਹੀਇਹਤਨਦੇਵੈਫੂ
ਕਿ॥ਅੰਧਾਲੋਗੁਨਜਾਨਈਰਹਿਓਕਬੀਰਾਕੂਕਿ॥੮੪॥ਕਬੀਰਸਤੀਪੁਕਾਰੈ
ਚਿਹਚੜੀਸੁਨੁਹੋਬੀਰਮਸਾਨ॥ਲੋਗੁਸਬਾਇਆਚਲਿਗਇਓਹਮਤੁਮਕਾਮੁ
ਨਿਦਾਨ॥੮੫॥ਕਬੀਰਮਨੁਪੰਖੀਭਇਓਉਡਿਉਡਿਦਹਦਿਸਿਜਾਇ॥ਜੋਜੈ
ਸੀਸੰਗਤਿਮਿਲੈਸੋਤੈਸੋਫਲੁਖਾਇ॥੮੬॥ਕਬੀਰਜਾਕਉਖੋਜਤੇਪਾਇਓ
ਸੋਈਠਉਰੁ॥ਸੋਈਫਿਰਿਕੈਤੂਭਇਆਜਾਕਉਕਹਤਾਅਉਰੁ॥੮੭॥ਕਬੀਰ
ਮਾਰੀਮਰਉਕੁਸੰਗਕੀਕੇਲੇਨਿਕਟਿਜੁਬੇਰਿ॥ਉਹਝੂਲੈਉਹਚੀਰੀਐਸਾਕਤ
ਸੰਗੁਨਹੇਰਿ॥੮੮॥ਕਬੀਰਭਾਰਪਰਾਈਸਿਰਚਰੈਚਲਿਓਚਾਹੈਬਾਟ॥ਅਪਨੇ
ਭਾਰਹਿਨਾਡਰੈਆਗੈਅਉਘਟਘਾਟ॥੮੯॥ਕਬੀਰਬਨਕੀਦਾਧੀਲਾਕਰੀਠਾ
ਢੀਕਰੈਪੁਕਾਰ॥ਮਤਿਬਸਿਪਰਉਲੁਹਾਰਕੇਜਾਰੈਦੂਜੀਬਾਰ॥੯੦॥ਕਬੀਰਏ
ਕਮਰੰਤੇਦੁਇਮੂਏਦੋਇਮਰੰਤਹਚਾਰਿ॥ਚਾਰਿਮਰੰਤਹਛਹਮੂਏਚਾਰਿਪੁਰਖਦੁ
ਇਨਾਰਿ॥੯੧॥ਕਬੀਰਦੇਖਿਦੇਖਿਜਗੁਢੂੰਢਿਆਕਹੂੰਨਪਾਇਆਠਉਰੁ॥ਜਿ
ਨਿਹਰਿਕਾਨਾਮੁਨਚੇਤਿਓਕਹਾਭੁਲਾਨੇਅਉਰ॥੯੨॥ਕਬੀਰਸੰਗਤਿਕਰੀਐਸਾ
ਧਕੀਅੰਤਿਕਰੈਨਿਰਬਾਹੁ॥ਸਾਕਤਸੰਗੁਨਕੀਜੀਐਜਾਤੇਹੋਇਬਿਨਾਹੁ॥੯੩॥
ਕਬੀਰਜਗਮਹਿਚੇਤਿਓਜਾਨਿਕੈਜਗਮਹਿਰਹਿਓਸਮਾਇ॥ਜਿਨਿਹਰਿਕਾਨਾ

ਮੁਨਚੇਤਿਓਬਾਦਹਿਜਨਮੇਆਇ॥੯੪॥ਕਬੀਰਆਸਾਕਰੀਐਰਾਮਕੀਅਵਰੈ
ਆਸਨਿਰਾਸ॥ਨਰਕਿਪਰਹਿਤੇਮਾਨਈਜੋਹਰਿਨਾਮਉਦਾਸ॥੯੫॥ਕਬੀਰਸਿ ੧੦੮
ਖਸਾਖਾਬਹੁਤੇਕੀਏਕੇਸੋਕੀਓਨਮੀਤੁ॥ਚਾਲੇਥੇਹਰਿਮਿਲਨਕਉਬੀਚੈਅ
ਟਕਿਓਚੀਤੁ॥੯੬॥ਕਬੀਰਕਾਰਨੁਬਪੁਰਾਕਿਆਕਰੈਜਉਰਾਮੁਨਕਰੈਸਹਾਇ
॥ਜਿਹਜਿਹਡਾਲੀਪਗੁਧਰਉਸੋਈਮੁਰਿਮੁਰਿਜਾਇ॥੯੭॥ਕਬੀਰਅਵਰਹ
ਕਉਉਪਦੇਸਤੇਮੁਖਮੈਪਰਿਹੈਰੇਤੁ॥ਰਾਸਿਬਿਰਾਨੀਰਾਖਤੇਖਾਯਾਘਰਕਾਖੇਤੁ॥
੯੮॥ਕਬੀਰਸਾਧੂਕੀਸੰਗਤਿਰਹਉਜਉਕੀਭੂਸੀਖਾਉ॥ਹੋਨਹਾਰੁਸੋਹੋਇਹੈ
ਸਾਕਤਸੰਗਿਨਜਾਉ॥੯੯॥ਕਬੀਰਸੰਗਤਿਸਾਧਕੀਦਿਨਦਿਨਦੂਨਾਹੇਤੁ॥ਸਾ
ਕਤਕਾਰੀਕਾਂਬਰੀਧੋਏਹੋਇਨਸੇਤੁ॥੧੦੦॥ਕਬੀਰਮਨੁਮੂੰਡਿਆਨਹੀਕੇਸਮੂੰ
ਡਾਏਕਾਂਇ॥ਜੋਕਿਛੁਕੀਆਸੁਮਨਕੀਆਮੂੰਡਾਮੂੰਡੁਅਜਾਂਇ॥੧੦੧॥ਕਬੀਰ
ਰਾਮੁਨਛੋਡੀਐਤਨੁਧਨੁਜਾਇਤਜਾਉ॥ਚਰਨਕਮਲਚਿਤੁਬੇਧਿਆਰਾਮਹਿ
ਨਿਸਮਾਉ॥੧੦੨॥ਕਬੀਰਜੋਹਮਜੰਤੁਬਜਾਵਤੇਟੂਟਿਗਈਸਭਤਾਰ॥ਜੰਤੁ
ਬਿਚਾਰਾਕਿਆਕਰੈਚਲੇਬਜਾਵਨਹਾਰ॥੧੦੩॥ਕਬੀਰਮਾਇਮੂੰਡਉਤਿਹਗੁ
ਰੂਕੀਜਾਤੇਭਰਮੁਨਜਾਇ॥ਆਪਡੁਬੇਚਹੁਬੇਦਮਹਿਚੇਲੇਦੀਏਬਹਾਇ॥੧੦
੪॥ਕਬੀਰਜੇਤੇਪਾਪਕੀਏਰਾਖੇਤਲੈਦੁਰਾਇ॥ਪਰਗਟਭਏਨਿਦਾਨਸਭਜਬ
ਪੂਛੈਧਰਮਰਾਇ॥੧੦੫॥ਕਬੀਰਹਰਿਕਾਸਿਮਰਨੁਛਾਡਿਕੈਪਾਲਿਓਬਹੁਤੁਕੁ
ਟੰਬੁ॥ਧੰਧਾਕਰਤਾਰਹਿਗਇਆਭਾਈਰਹਿਆਨਬੰਧੁ॥੧੦੬॥ਕਬੀਰਹਰਿ
ਕਾਸਿਮਰਨੁਛਾਡਿਕੈਰਾਤਿਜਗਾਵਨਜਾਇ॥ਸਰਪਨਿਹੋਇਕੈਅਉਤਰੈਜਾਏ
ਅਪੁਨੇਖਾਇ॥੧੦੭॥ਕਬੀਰਹਰਿਕਾਸਿਮਰਨੁਛਾਡਿਕੈਅਹੋਈਰਾਖੈਨਾਰਿ॥
ਗਦਹੀਹੋਇਕੈਅਉਤਰੈਭਾਰੁਸਹੈਮਨਚਾਰਿ॥੧੦੮॥ਕਬੀਰਚਤੁਰਾਈਅਤਿ
ਘਨੀਹਰਿਜਪਿਹਿਰਦੈਮਾਹਿ॥ਸੂਰੀਊਪਰਿਖੇਲਨਾਗਿਰੈਤਠਾਹਰਨਾਹਿ॥੧੦
੯॥ਕਬੀਰਸੋਈਮੁਖੁਧੰਨਿਹੈਜਾਮੁਖਿਕਹੀਐਰਾਮੁ॥ਦੇਹੀਕਿਸਕੀਬਾਪੁਰੀਪ
ਵਿਤ੍ਰੁਹੋਇਗੋਗ੍ਰਾਮੁ॥੧੧੦॥ਕਬੀਰਸੋਈਕੁਲਭਲੀਜਾਕੁਲਹਰਿਕੋਦਾਸੁ॥ਜਿ

ਧਕੁਲਦਾਸੁਨਊਪਜੈਸੋਕੁਲਢਾਕੁਪਲਾਸੁ॥੧੧੧॥ਕਬੀਰਹੈਗਇਬਾਹਨਸਘਨ
ਘਨਲਾਖਧਜਾਫਹਰਾਹਿ॥ਇਆਸੁਖਤੇਭਿਖਿਆ ਭਲੀਜਉਹਰਿਸਿਮਰਤਦਿਨ
ਜਾਹਿ॥੧੧੨॥ਕਬੀਰਸਭੁਜਗੁਹਉਫਿਰਿਓਮਾਂਦਲੁਕੰਧਚਢਾਇ॥ਕੋਈਕਾਹੂਕੋ
ਨਹੀਸਭਦੇਖੀਠੋਕਿਬਜਾਇ॥੧੧੩॥ਮਾਰਗਿਮੋਤੀਬੀਥਰੇਅੰਧਾਨਿਕਸਿਓਆ
ਇ॥ਜੋਤਿਬਿਨਾਜਗਦੀਸਕੀਜਗਤੁਉਲੰਘੇਜਾਇ॥੧੧੪॥ਬੂਡਾਬੰਸੁਕਬੀਰ
ਕਾਉਪਜਿਓਪੂਤੁਕਮਾਲੁ॥ਹਰਿਕਾਸਿਮਰਨੁਛਾਡਿਕੈਘਰਿਲੇਆਯਾਮਾਲੁ॥
੧੧੫॥ਕਬੀਰਸਾਧੂਕਉਮਿਲਨੇਜਾਈਐਸਾਥਿਨਲੀਜੈਕੋਇ॥ਪਾਛੈਪਾਉ
ਨਦੀਜੀਐਆਗੈਹੋਇਸੁਹੋਇ॥੧੧੬॥ਕਬੀਰਜਗੁਬਾਧਿਓਜਿਹਜੇਵਰੀਤਿਹ
ਮਤਬੰਧਹੁਕਬੀਰ॥ਜੈਹਹਿਆਟਾਲੋਨਜਿਉਸੋਨਸਮਾਨਿਸਰੀਰੁ॥੧੧੭॥ਕਬੀ
ਰਹੰਸੁਉਡਿਓਤਨੁਗਾਡਿਓਸੋਝਾਈਸੈਨਾਹ॥ਅਜਹੂਜੀਉਨਛੋਡਈਰੰਕਾਈਨੈ
ਨਾਹ॥੧੧੮॥ਕਬੀਰਨੈਨਨਿਹਾਰਉਤੁਝਕਉਸ੍ਰਵਨਸੁਨਉਤੁਅਨਾਉ॥ਬੈਨਉਚ
ਰਉਤੁਅਨਾਮਜੀਚਰਨਕਮਲਰਿਦਠਾਉ॥੧੧੯॥ਕਬੀਰਸੁਰਗਨਰਕਤੇਮੈਰਹਿ
ਓਸਤਿਗੁਰਕੇਪਰਸਾਦਿ॥ਚਰਨਕਮਲਕੀਮਉਜਮਹਿਰਹਉਅੰਤਿਅਰੁਆ
ਦਿ॥੧੨੦॥ਕਬੀਰਚਰਨਕਮਲਕੀਮਉਜਕੋਕਹਿਕੈਸੇਉਨਮਾਨ॥ਕਹਿਬੇਕਉ
ਸੋਭਾਨਹੀਦੇਖਾਹੀਪਰਵਾਨੁ॥੧੨੧॥ਕਬੀਰਦੇਖਿਕੈਕਿਹਕਹਉਕਹੇਨਕੋਪਤੀ
ਆਇ॥ਹਰਿਜੈਸਾਤੈਸਾਉਹੀਰਹਉਹਰਖਿਗੁਨਗਾਇ॥੧੨੨॥ਕਬੀਰਚੁਗੈ
ਚਿਤਾਰੈਭੀਚੁਗੈਚੁਗਿਚੁਗਿਚਿਤਾਰੇ॥ਜੈਸੇਬਚਰਹਿਕੂੰਜਮਨਮਾਇਆਮਮਤਾਰੇ॥
੧੨੩॥ਕਬੀਰਅੰਬਰਘਨਹਰੁਛਾਇਆਬਰਖਿਭਰੇਸਰਤਾਲ॥ਚਾਤ੍ਰਿਕਜਿਉ
ਤਰਸਤਰਹੈਤਿਨਕੋਕਉਨੁਹਵਾਲੁ॥੧੨੪॥ਕਬੀਰਚਕਈਜਉਨਿਸਿਬੀਛੁਰੈ
ਆਇਮਿਲੈਪਰਭਾਤਿ॥ਜੋਨਰਬਿਛੁਰੇਰਾਮਸਿਉਨਾਦਿਨਮਿਲੇਨਰਾਤਿ॥੧੨
੫॥ਕਬੀਰਰੈਨਾਇਰਬਿਛੋਰਿਆਰਹੁਰੇਸੰਖਮਝੂਰਿ॥ਦੇਵਲਦੇਵਲਧਾਹੜੀ
ਦੇਸਹਿਉਗਵਤਸੂਰ॥੧੨੬॥ਕਬੀਰਸੂਤਾਕਿਆਕਰਹਿਜਾਗੁਰੋਇਭੈਦੁਖ॥ਜਾ
ਕਾਬਾਸਾਗੋਰਮਹਿਸੋਕਿਉਸੋਵੈਸੁਖ॥੧੨੭॥ਕਬੀਰਸੂਤਾਕਿਆਕਰਹਿਉਠਿਕਿ

ਨਜਪਹਿਮੁਰਾਰਿ॥ਇਕਦਿਨਸੋਵਨੁਹੋਇਗੋਲਾਂਬੇਗੋਡਪਸਾਰਿ॥੧੨੮॥ਕਬੀ
ਰਸੂਤਾਕਿਆਕਰਹਿਬੈਠਾਰਹੁਅਰੁਜਾਗੁ॥ਜਾਕੇਸੰਗਤੇਬੀਛੁਰਾਤਾਹੀਕੇਸੰਗਿ
ਲਾਗੁ॥੧੨੯॥ਕਬੀਰਸੰਤਕੀਗੈਲਨਛੋਡੀਐਮਾਰਗਿਲਾਗਾਜਾਉ॥ਪੇਖਤਹੀ
ਪੁਨੀਤਹੋਇਭੇਟਤਜਪੀਐਨਾਉ॥੧੩੦॥ਕਬੀਰਸਾਕਤਸੰਗੁਨਕੀਜੀਐਦੂਰਹਿ
ਜਾਈਐਭਾਗਿ॥ਬਾਸਨੁਕਾਰੋਪਰਸੀਐਤਉਕਛੁਲਾਗੈਦਾਗੁ॥੧੩੧॥ਕਬੀਰ
ਰਾਮੁਨਚੇਤਿਓਜਰਾਪਹੂੰਚਿਓਆਇ॥ਲਾਗੀਮੰਦਿਰਦੁਆਰਤੇਅਬਕਿਆਕਾ
ਢਿਆਜਾਇ॥੧੩੨॥ਕਬੀਰਕਾਰਨੁਸੋਭਇਓਜੋਕੀਨੋਕਰਤਾਰਿ॥ਤਿਸੁਬਿਨੁ
ਦੂਸਰਕੋਨਹੀਏਕੈਸਿਰਜਨਹਾਰੁ॥੧੩੩॥ਕਬੀਰਫਲਲਾਗੇਫਲਨਿਪਾਕਨਿਲਾ
ਗੇਆਂਬ॥ਜਾਇਪਹੂਚਹਿਖਸਮਕਉਜਉਬੀਚਿਨਖਾਹੀਕਾਂਬ॥੧੩੪॥ਕਬੀ
ਰਠਾਕੁਰੁਪੂਜਹਿਮੋਲਿਲੇਮਨਹਠਿਤੀਰਥਜਾਹਿ॥ਦੇਖਾਦੇਖੀਸ੍ਵਾਂਗੁਧਰਿਭੂਲੇਭ
ਟਕਾਖਾਹਿ॥੧੩੫॥ਕਬੀਰਪਾਹਨੁਪਰਮੇਸੁਰੁਕੀਆਪੂਜੈਸਭੁਸੰਸਾਰੁ॥ਇਸ
ਭਰਵਾਸੇਜੋਰਹੇਬੂਡੇਕਾਲੀਧਾਰ॥੧੩੬॥ਕਬੀਰਕਾਗਦਕੀਓਬਰੀਮਸੁਕੇਕਰਮ
ਕਪਾਟ॥ਪਾਹਨਬੋਰੀਪਿਰਥਮੀਪੰਡਿਤਪਾੜੀਬਾਟ॥੧੩੭॥ਕਬੀਰਕਾਲਿ
ਕਰੰਤਾਅਬਹਿਕਰੁਅਬਕਰਤਾਸੁਇਤਾਲ॥ਪਾਛੈਕਛੂਨਹੋਇਗਾਜਉਸਿਰਪਰਿ
ਆਵੈਕਾਲੁ॥੧੩੮॥ਕਬੀਰਐਸਾਜੰਤੁਇਕੁਦੇਖਿਆਜੈਸੀਧੋਈਲਾਖ॥ਦੀਸੈ
ਚੰਚਲੁਬਹੁਗੁਨਾਮਤਿਹੀਨਾਨਾਪਾਕ॥੧੩੯॥ਕਬੀਰਮੇਰੀਬੁਧਿਕਉਜਮੁਨਕਰੈ
ਤਿਸਕਾਰ॥ਜਿਨਿਇਹੁਜਮੂਆਸਿਰਜਿਆਸੁਜਪਿਆਪਰਵਿਦਗਾਰ॥੧੪੦॥
ਕਬੀਰੁਕਸਤੂਰੀਭਇਆਭਵਰਭਏਸਭਦਾਸ॥ਜਿਉਜਿਉਭਗਤਿਕਬੀਰਕੀ
ਤਿਉਤਿਉਰਾਮਨਿਵਾਸ॥੧੪੧॥ਕਬੀਰਗਹਗਚਿਪਰਿਓਕੁਟੰਬਕੈਕਾਂਠੈਰਹਿ
ਗਇਓਰਾਮੁ॥ਆਇਪਰੇਧਰਮਰਾਇਕੇਬੀਚਹਿਧੂਮਾਧਾਮ॥੧੪੨॥ਕਬੀਰ
ਸਾਕਤਤੇਸੂਕਰਭਲਾਰਾਖੈਆਛਾਗਾਉ॥ਉਹੁਸਾਕਤੁਬਪੁਰਾਮਰਿਗਇਆਕੋ
ਇਨਲੈਹੈਨਾਉ॥੧੪੩॥ਕਬੀਰਕਉਡੀਕਉਡੀਜੋਰਿਕੈਜੋਰੇਲਾਖਕਰੋਰਿ॥ਚ
ਲਤੀਬਾਰਨਕਛੁਮਿਲਿਓਲਈਲੰਗੋਟੀਤੋਰਿ॥੧੪੪॥ਕਬੀਰਬੈਸਨੋਹੂਆ

ਤਕਿਆਭਇਆਮਾਲਾਮੇਲੀਚਾਰਿ॥ਬਾਹਰਿਕੰਚਨੁਬਾਰਹਾਭੀਤਰਿਭਰੀਭੰ
ਗਾਰਿ॥੧੪੫॥ਕਬੀਰਰੋੜਾਹੋਇਰਹੁਬਾਟਕਾਤਜਿਮਨਕਾਅਭਿਮਾਨੁ॥ਐਸਾਕੋ
ਈਦਾਸੁਹੋਇਤਾਹਿਮਿਲੈਭਗਵਾਨੁ॥੧੪੬॥ਕਬੀਰਰੋੜਾਹੂਆਤਕਿਆਭਇਆ
ਪੰਥੀਕਉਦੁਖੁਦੇਇ॥ਐਸਾਤੇਰਾਦਾਸੁਹੈਜਿਉਧਰਨੀਮਹਿਖੇਹ॥੧੪੭॥ਕਬੀ
ਰਖੇਹਹੂਈਤਉਕਿਆਭਇਆਜਉਉਡਿਲਾਗੈਅੰਗ॥ਹਰਿਜਨੁਐਸਾਚਾਹੀ
ਐਜਿਉਪਾਨੀਸਰਬੰਗ॥੧੪੮॥ਕਬੀਰਪਾਨੀਹੂਆਤਕਿਆਭਇਆਸੀਰਤ
ਾਹੋਇ॥ਹਰਿਜਨੁਐਸਾਚਾਹੀਐਜੈਸਾਹਰਿਹੀਹੋਇ॥੧੪੯॥ਊਚਭਵਨਕ
ਨਕਾਮਨੀਸਿਖਰਿਧਜਾਫਹਰਾਇ॥ਤਾਤੇਭਲੀਮਧੂਕਰੀਸੰਤਸੰਗਗੁਨਗਾਇ
॥੧੫੦॥ਕਬੀਰਪਾਟਨਤੇਊਜਰੁਭਲਾਰਾਮਭਗਤਜਿਹਠਾਇ॥ਰਾਮਸਨੇਹੀਬ
ਹਰਾਜਮਪੁਰੁਮੇਰੇਭਾਂਇ॥੧੫੧॥ਕਬੀਰਗੰਗਜਮੁਨਕੇਅੰਤਰੇਸਹਜਸੁੰਨਕੇਘ
ਾਟ॥ਤਹਾਕਬੀਰੈਮਟੁਕੀਆਖੋਜਤਮੁਨਿਜਨਬਾਟ॥੧੫੨॥ਕਬੀਰਜੈਸੀਉਪਜੀ
ਪੇਡਤੇਜਉਤੈਸੀਨਿਬਹੈਓੜਿ॥ਹੀਰਾਕਿਸਕਾਬਾਪੁਰਾਪੁਜਹਿਨਰਤਨਕਰੋੜਿ॥
੧੫੩॥ਕਬੀਰਾਏਕੁਅਚੰਭਉਦੇਖਿਓਹੀਰਾਹਾਟਬਿਕਾਇ॥ਬਨਜਨਹਾਰੇਬਾਹ
ਰਾਕਉਡੀਬਦਲੈਜਾਇ॥੧੫੪॥ਕਬੀਰਾਜਹਾਗਿਆਨੁਤਹਧਰਮੁਹੈਜਹਾਝੂਠੁ
ਤਹਪਾਪੁ॥ਜਹਾਲੋਭੁਤਹਕਾਲੁਹੈਜਹਾਖਿਮਾਤਹਆਪਿ॥੧੫੫॥ਕਬੀਰਮਾਇ
ਆਤਜੀਤਕਿਆਭਇਆਜਉਮਾਨੁਤਜਿਆਨਹੀਜਾਇ॥ਮਾਨਮੁਨੀਮੁਨਵਰ
ਗਲੇਮਾਨੁਸਭੈਕਉਖਾਇ॥੧੫੬॥ਕਬੀਰਸਾਚਾਸਤਿਗੁਰੁਮੈਮਿਲਿਆਸਬ
ਦੁਜੁਬਾਹਿਆਏਕੁ॥ਲਾਗਤਹੀਭੁਇਮਿਲਿਗਇਆਪਰਿਆਕਲੇਜੇਛੇਕੁ॥
੧੫੭॥ਕਬੀਰਸਾਚਾਸਤਿਗੁਰੁਕਿਆਕਰੈਜਉਸਿਖਾਮਹਿਚੂਕ॥ਅੰਧੇਏਕਨ
ਲਾਗਈਜਿਉਬਾਂਸੁਬਜਾਈਐਫੂਕ॥੧੫੮॥ਕਬੀਰਹੈਗੈਬਾਹਨਸਘਨਘ
ਨਛਤ੍ਰਪਤੀਕੀਨਾਰਿ॥ਤਾਸੁਪਟੰਤਰਨਾਪੁਜੈਹਰਿਜਨਕੀਪਨਿਹਾਰਿ॥੧੫੯॥ਕ
ਬੀਰਨ੍ਰਿਪਨਾਰੀਕਿਉਨਿੰਦੀਐਕਿਉਹਰਿਚੇਰੀਕਉਮਾਨੁ॥ਓਹਮਾਂਗਸਵਾਰੈਬਿਖੈ
ਕਉਓਹੁਸਿਮਰੈਹਰਿਨਾਮੁ॥੧੬੦॥ਕਬੀਰਥੂਨੀਪਾਈਥਿਤਿਭਈਸਤਿਗੁਰਬੰ

ਧੀਧੀਰ॥ਕਬੀਰਹੀਰਾਬਨਜਿਆਮਾਨਸਰੋਵਰਤੀਰ॥੧੬੧॥ਕਬੀਰਹਰਿਹੀ
ਰਾਜਨਜਉਹਰੀਲੇਕੈਮਾਂਡੈਹਾਟ॥ਜਬਹੀਪਾਈਅਹਿਪਾਰਖੂਤਬਹੀਰਨਕੀਸਾਟ ੭੧੦
॥੧੬੨॥ਕਬੀਰਕਾਮਪਰੇਹਰਿਸਿਮਰੀਐਐਸਾਸਿਮਰਹੁਨਿਤ॥ਅਮਰਾਪੁਰ
ਬਾਸਾਕਰਹੁਹਰਿਗਇਆਬਹੋਰੈਬਿਤ॥੧੬੩॥ਕਬੀਰਸੇਵਾਕਉਦੁਇਭਲੇ
ਏਕੁਸੰਤੁਇਕੁਰਾਮੁ॥ਰਾਮੁਜੁਦਾਤਾਮੁਕਤਿਕੋਸੰਤੁਜਪਾਵੈਨਾਮੁ॥੧੬੪॥ਕਬੀ
ਰਜਿਹਮਾਰਗਿਪੰਡਿਤਗਏਪਾਛੈਪਰੀਬਹੀਰ॥ਇਕਅਵਘਟਘਾਟੀਰਾਮਕੀ
ਤਿਹਚੜਿਰਹਿਓਕਬੀਰ॥੧੬੫॥ਕਬੀਰਦੁਨੀਆਕੇਦੋਖੇਮੂਆਚਾਲਤਕੁਲ
ਕੀਕਾਨਿ॥ਤਬਕੁਲੁਕਿਸਕਾਲਾਜਸੀਜਬਲੇਧਰਹਿਮਸਾਨਿ॥੧੬੬॥ਕਬੀ
ਰਡੂਬਹਿਗੋਰੇਬਾਪੁਰੇਬਹੁਲੋਗਨਕੀਕਾਨਿ॥ਪਾਰੋਸੀਕੇਜੋਹੂਆਤੂਅਪਨੇਭੀ
ਜਾਨੁ॥੧੬੭॥ਕਬੀਰਭਲੀਮਧੂਕਰੀਨਾਨਾਬਿਧਿਕੋਨਾਜੁ॥ਦਾਵਾਕਾਹੂਕੋਨਹੀ
ਬਡਾਦੇਸੁਬਡਰਾਜੁ॥੧੬੮॥ਕਬੀਰਦਾਵੈਦਾਝਨੁਹੋਤੁਹੈਨਿਰਦਾਵੈਰਹੈਨਿਸੰ
ਕ॥ਜੋਜਨੁਨਿਰਦਾਵੈਰਹੈਸੋਗਨੈਇੰਦ੍ਰਸੋਰੰਕ॥੧੬੯॥ਕਬੀਰਪਾਲਿਸਮੁਹਾ
ਸਰਵਰੁਭਰਾਪੀਨਸਕੈਕੋਈਨੀਰੁ॥ਭਾਗਬਡੇਤੈਪਾਇਓਤੂੰਭਰਿਭਰਿਪੀਉਕਬੀ
ਰ॥੧੭੦॥ਕਬੀਰਪਰਭਾਤੇਤਾਰੇਖਿਸਹਿਤਿਉਇਹੁਖਿਸੈਸਰੀਰੁ॥ਏਦੁਇਅਖ
ਰਨਾਖਿਸਹਿਸੋਗਹਿਰਹਿਓਕਬੀਰੁ॥੧੭੧॥ਕਬੀਰਕੋਠੀਕਾਠਕੀਦਹਦਿਸਿਲ
ਾਗੀਆਗਿ॥ਪੰਡਿਤਪੰਡਿਤਜਲਿਮੂਏਮੂਰਖਉਬਰੇਭਾਗਿ॥੧੭੨॥ਕਬੀਰ
ਸੰਸਾਦੂਰਿਕਰੁਕਾਗਦਦੇਹਬਿਹਾਇ॥ਬਾਵਨਅਖਰਸੋਧਿਕੈਹਰਿਚਰਨੀਚਿ
ਤੁਲਾਇ॥੧੭੩॥ਕਬੀਰਸੰਤੁਨਛਾਡੈਸੰਤਈਜਉਕੋਟਿਕਮਿਲਹਿਅਸੰਤ॥
ਮਲਿਆਗਰੁਭੁਯੰਗਮਬੇੜਿਓਤਸੀਤਲਤਾਨਤਜੰਤ॥੧੭੪॥ਕਬੀਰਮਨੁ
ਸੀਤਲੁਭਇਆਪਾਇਆਬ੍ਰਹਮਗਿਆਨੁ॥ਜਿਨਿਜੁਆਲਾਜਗੁਜਾਰਿਆ
ਸੁਜਨਕੇਉਦਕਸਮਾਨਿ॥੧੭੫॥ਕਬੀਰਸਾਰੀਸਿਰਜਨਹਾਰਕੀਜਾਨੈਨਾਹੀਕੋ
ਇ॥ਕੈਜਾਨੈਆਪਨਧਨੀਕੈਦਾਸੁਦੀਵਾਨੀਹੋਇ॥੧੭੬॥ਕਬੀਰਭਲੀਭਈ
ਜੋਭਉਪਰਿਆਦਿਸਾਗਈਸਭਭੂਲਿ॥ਓਰਾਗਰਿਪਾਨੀਭਇਆਜਾਇਮਿਲਿ

ਓਢਾਲਿਕੂਾਲਿਆ॥੧੭੭॥ਕਬੀਰਮਾਧੂਰਿਸਕੇਲਿਕੈਪੂਰੀਆਬਾਂਧੀਦੇਹ॥ਦਿਵਸਚਾ
ਰਿਕੋਪੇਖਨਾਅੰਤਿਖੇਹਕੀਖੇਹ॥੧੭੮॥ਕਬੀਰਸੂਰਜਚਾਂਦਕੈਉਦੈਭਈਸਭਦੇਹ॥
ਗੁਰਗੋਬਿੰਦਕੇਬਿਨੁਮਿਲੇਪਲਟਿਭਈਸਭਖੇਹ॥੧੭੯॥ਜਹਅਨਭਉਤਹਭੈਨ
ਹੀਜਹਭਉਤਹਹਰਿਨਾਹਿ॥ਕਹਿਓਕਬੀਰਬਿਚਾਰਿਕੈਸੰਤਸੁਨਹੁਮਨਮਾਹਿ॥
੧੮੦॥ਕਬੀਰਜਿਨਹੁਕਿਛੂਜਾਨਿਆਨਹੀਤਿਨਸੁਖਨੀਦਬਿਹਾਇ॥ਹਮਹੁਜੁ
ਬੂਝਾਬੂਝਨਾਪੂਰੀਪਰੀਬਲਾਇ॥੧੮੧॥ਕਬੀਰਮਾਰੇਬਹੁਤੁਪੁਕਾਰਿਆਪੀਰਪੁਕ
ਰੈਅਉਰ॥ਲਾਗੀਚੋਟਮਰੰਮਕੀਰਹਿਓਕਬੀਰਾਠਉਰ॥੧੮੨॥ਕਬੀਰਚੋਟਸੁਹੇ
ਲੀਸੇਲਕੀਲਾਗਤਲੇਇਉਸਾਸ॥ਚੋਟਸਹਾਰੈਸਬਦਕੀਤਾਸੁਗੁਰੂਮੈਦਾਸ॥
੧੮੩॥ਕਬੀਰਮੁਲਾਂਮੁਨਾਰੇਕਿਆਚਢਹਿਸਾਂਈਨਬਹਰਾਹੋਇ॥ਜਾਕਾਰਨਤੂੰਬਾਂ
ਗਦੇਹਿਦਿਲਹੀਭੀਤਰਿਜੋਇ॥੧੮੪॥ਸੇਖਸਬੂਰੀਬਾਹਰਾਕਿਆਹਜਕਾਬੈ
ਜਾਇ॥ਕਬੀਰਜਾਕੀਦਿਲਸਾਬਤਿਨਹੀਤਾਕਉਕਹਾਂਖੁਦਾਇ॥੧੮੫॥ਕਬੀਰ
ਅਲਹਕੀਕਰਿਬੰਦਗੀਜਿਹਸਿਮਰਤਦੁਖੁਜਾਇ॥ਦਿਲਮਹਿਸਾਂਈਪਰਗਟੈ
ਬੁਝੈਬਲੰਤੀਨਾਂਇ॥੧੮੬॥ਕਬੀਰਜੋਰੀਕੀਏਜੁਲਮੁਹੈਕਹਤਾਨਾਉਹਲਾਲੁ
॥ਦਫਤਰਿਲੇਖਾਮਾਂਗੀਐਤਬਹੋਇਗੋਕਉਨੁਹਵਾਲੁ॥੧੮੭॥ਕਬੀਰਖੂਬੁਖ
ਾਨਾਖੀਚਰੀਜਾਮਹਿਅੰਮ੍ਰਿਤੁਲੋਨੁ॥ਹੇਰਾਰੋਟੀਕਾਰਨੇਗਲਾਕਟਾਵੈਕਉਨੁ॥੧੮੮॥
ਕਬੀਰਗੁਰੁਲਾਗਾਤਬਜਾਨੀਐਮਿਟੈਮੋਹੁਤਨਤਾਪ॥ਹਰਖਸੋਗਦਾਝੈਨਹੀਤ
ਬਹਰਿਆਪਹਿਆਪਿ॥੧੮੯॥ਕਬੀਰਰਾਮਕਹਨਮਹਿਭੇਦੁਹੈਤਾਮਹਿਏਕੁਬਿ
ਚਾਰੁ॥ਸੋਈਰਾਮੁਸਭੈਕਹਹਿਸੋਈਕਉਤਕਹਾਰ॥੧੯੦॥ਕਬੀਰਰਾਮੈਰਾਮਕਹੁਕ
ਹਿਬੇਮਾਹਿਬਿਬੇਕ॥ਏਕੁਅਨੇਕਹਿਮਿਲਿਗਇਆਏਕਸਮਾਨਾਏਕ॥੧੯੧॥
ਕਬੀਰਜਾਘਰਿਸਾਧਨਸੇਵੀਅਹਿਹਰਿਕੀਸੇਵਨਾਹਿ॥ਤੇਘਰਮਰਹਟਸਾਰਖੇ
ਤਬਸਹਿਤਿਨਮਾਹਿ॥੧੯੨॥ਕਬੀਰਗੂੰਗਾਹੂਆਬਾਵਰਾਬਹਰਾਹੂਆਕਾਨ॥
ਪਾਵਹੁਤੇਪਿੰਗੁਲਭਇਆਮਾਰਿਆਸਤਿਗੁਰਬਾਨ॥੧੯੩॥ਕਬੀਰਸਤਿਗੁ
ਰਸੂਰਮੇਬਾਹਿਆਬਾਨੁਜੁਏਕੁ॥ਲਾਗਤਹੀਭੁਇਗਿਰਿਪਰਿਆਪਰਾਕਰੇਜੇਛੇ

ਕੁ॥੧੯੪॥ਕਬੀਰਨਿਰਮਲਬੂੰਦਅਕਾਸਕੀਪਰਿਗਈਭੂਮਿਬਿਕਾਰ॥ਬਿਨੁਸੰ
ਗਤਿਇਉਮਾਨਈਹੋਇਗਈਭਠਛਾਰ॥੧੯੫॥ਕਬੀਰਨਿਰਮਲਬੂੰਦਅਕ ੭੧੧
ਾਸਕੀਲੀਨੀਭੂਮਿਮਿਲਾਇ॥ਅਨਿਕਸਿਆਨੇਪਚਿਗਏਨਾਨਿਰਵਾਰੀਜਾਇ
॥੧੯੬॥ਕਬੀਰਹਜਕਾਬੇਹਉਜਾਇਥਾਆਗੈਮਿਲਿਆਖੁਦਾਇ॥ਸਾਂਈਮੁ
ਝਸਿਉਲਰਿਪਰਿਆਤੁਝੈਕਿਨ੍ਹਿਫੁਰਮਾਈਗਾਇ॥੧੯੭॥ਕਬੀਰਹਜਕਾਬੈ
ਹੋਇਹੋਇਗਇਆਕੇਤੀਬਾਰਕਬੀਰ॥ਸਾਂਈਮੁਝਮਹਿਕਿਆਖਤਾਮੁਖਹੁ
ਨਬੋਲੈਪੀਰ॥੧੯੮॥ਕਬੀਰਜੀਅਜੁਮਾਰਹਿਜੋਰੁਕਰਿਕਹਤੇਹਹਿਜੁਹਲਾਲੁ
॥ਦਫਤਰੁਦਈਜਬਕਾਢਿਹੈਹੋਇਗਾਕਉਨੁਹਵਾਲੁ॥੧੯੯॥ਕਬੀਰਜੋਰੁ
ਕੀਆਸੋਜੁਲਮੁਹੈਲੇਜਬਾਬੁਖੁਦਾਇ॥ਦਫਤਰਿਲੇਖਾਨੀਕਸੈਮਾਰਮੁਹੈਮੁ
ਹਿਖਾਇ॥੨੦੦॥ਕਬੀਰਲੇਖਾਦੇਨਾਸੁਹੇਲਾਜਉਦਿਲਸੂਚੀਹੋਇ॥ਉਸੁਸ
ਚੇਦੀਬਾਨਮਹਿਪਲਾਨਪਕਰੈਕੋਇ॥੨੦੧॥ਕਬੀਰਧਰਤੀਅਰੁਆਕਾਸਮਹਿ
ਦੋਇਤੂੰਬਰੀਅਬਧ॥ਖਟਦਰਸਨਸੰਸੇਪਰੇਅਰੁਚਉਰਾਸੀਹਸਿਧ॥੨੦੨॥
ਕਬੀਰਮੇਰਾਮੁਝਮਹਿਕਿਛੁਨਹੀਜੋਕਿਛੁਹੈਸੋਤੇਰਾ॥ਤੇਰਾਤੁਝਕਉਸਉਪਤੇਕਿ
ਆਲਾਗੈਮੇਰਾ॥੨੦੩॥ਕਬੀਰਤੂੰਤੂੰਕਰਤਾਤੂੰਹੂਆਮੁਝਮਹਿਰਹਾਨਹੂੰ॥ਜਬ
ਆਪਾਪਰਕਾਮਿਟਿਗਇਆਜਤਦੇਖਉਤਤਤੂ॥੨੦੪॥ਕਬੀਰਬਿਕਾਰਹਚਿ
ਤਵਤੇਝੂਠੇਕਰਤੇਆਸ॥ਮਨੋਰਥੁਕੋਇਨਪੂਰਿਓਚਾਲੇਊਠਿਨਿਰਾਸ॥੨੦੫॥
ਕਬੀਰਹਰਿਕਾਸਿਮਰਨੁਜੋਕਰੈਸੋਸੁਖੀਆਸੰਸਾਰਿ॥ਇਤਉਤਕਤਹਿਨਡੋਲਈ
ਜਿਸਰਾਖੈਸਿਰਜਨਹਾਰ॥੨੦੬॥ਕਬੀਰਘਾਣੀਪੀੜਤੇਸਤਿਗੁਰਲੀਏਛਡਾਇ
॥ਪਰਾਪੂਰਬਲੀਭਾਵਨੀਪਰਗਟਹੋਈਆਇ॥੨੦੭॥ਕਬੀਰਟਾਲੈਟੋਲੈਦਿਨੁ
ਗਇਆਬਿਆਜੁਬਢੰਤਉਜਾਇ॥ਨਾਹਰਿਭਜਿਓਨਖਤੁਫਟਿਓਕਾਲੁਪਹੂੰ
ਚੋਆਇ॥੨੦੮॥ਮਹਲਾ੫ ॥ਕਬੀਰਕੂਕਰੁਭਉਕਨਾਕਰੰਗਪਿਛੈਉਠਿਧਾਇ
॥ਕਰਮੀਸਤਿਗੁਰੁਪਾਇਆਜਿਨਿਹਉਲੀਆਛਡਾਇ॥੨੦੯॥ਮਹਲਾ੫
ਕਬੀਰਧਰਤੀਸਾਧਕੀਤਸਕਰਬੈਸਹਿਗਾਹਿ॥ਧਰਤੀਭਾਰਿਨਬਿਆਪਈਉਨ

ਕਉਲਿਲਾਹੂਲਾਹਿ॥੨੧੦॥ਮਹਲਾ੫ ॥ਕਬੀਰਚਾਵਲਕਾਰਨੇਤੁਖਕਉਮੁਹਲੀਲਾਇ॥
ਸੰਗਿਕੁਸੰਗੀਬੈਸਤੇਤਬਪੂਛੈਧਰਮਰਾਇ॥੨੧੧॥ਨਾਮਾਮਾਇਆਮੋਹਿਆਕਹੈਤਿਲੋ
ਚਨੁਮੀਤ॥ਕਾਹੇਛੀਪਹੁਛਾਇਲੈਰਾਮਨਲਾਵਹੁਚੀਤੁ॥੨੧੨॥ਨਾਮਾਕਹੈਤਿਲੋਚਨ
ਮੁਖਤੇਰਾਮੁਸੰਮ੍ਹਾਲਿ॥ਹਾਥਪਾਉਕਰਿਕਾਮੁਸਭੁਚੀਤੁਨਿਰੰਜਨਨਾਲਿ॥੨੧੩॥ਮਹਲ
੫ ॥ਕਬੀਰਾਹਮਰਾਕੋਨਹੀਹਮਕਿਸਹੂਕੇਨਾਹਿ॥ਜਿਨਿਇਹੁਰਚਨੁਰਚਾਇਆ
ਤਿਸਹੀਮਾਹਿਸਮਾਹਿ॥੨੧੪॥ਕਬੀਰਕੀਚੜਿਆਟਾਗਿਰਿਪਰਿਆਕਿਛੂਨ
ਆਇਓਹਾਥ॥ਪੀਸਤਪੀਸਤਚਾਬਿਆਸੋਈਨਿਬਹਿਆਸਾਥ॥੨੧੫॥ਕਬੀ
ਰਮਨੁਜਾਨੈਸਭਬਾਤਜਾਨਤਹੀਅਉਗਨੁਕਰੈ॥ਕਾਹੇਕੀਕੁਸਲਾਤਹਾਥਦੀਪੁਕੂਏਪ
ਰੈ॥੨੧੬॥ਕਬੀਰਲਾਗੀਪ੍ਰੀਤਿਸੁਜਾਨਸਿਉਬਰਜੈਲੋਗੁਅਜਾਨੁ॥ਤਾਸਿਉਟੂਟੀ
ਕਿਉਬਨੈਜਾਕੇਜੀਅਪਰਾਨ॥੨੧੭॥ਕਬੀਰਕੋਠੇਮੰਡਪਹੇਤੁਕਰਿਕਾਹੇਮਰਹੁਸ
ਵਾਰਿ॥ਕਾਰਜੁਸਾਢੇਤੀਨਿਹਥਘਨੀਤਪਉਨੇਚਾਰਿ॥੨੧੮॥ਕਬੀਰਜੋਮੈਚਿਤਵ
ਉਨਾਕਰੈਕਿਆਮੇਰੇਚਿਤਵੇਹੋਇ॥ਅਪਨਾਚਿਤਵਿਆਹਰਿਕਰੈਜੋਮੇਰੇਚਿਤਨਹੋ
ਇ॥੨੧੯॥ਮ:੩ ॥ਚਿੰਤਾਭਿਆਪਿਕਰਾਇਸੀਅਚਿੰਤੁਭਿਆਪੇਦੇਇ॥ਨਾਨਕ
ਸੋਸਾਲਾਹੀਐਜਿਸਭਨਾਸਾਰਕਰੇਇ॥੨੨੦॥ਮ:੫ ॥ਕਬੀਰਰਾਮੁਨਚੇਤਿਓਫਿ
ਰਿਆਲਾਲਚਮਾਹਿ॥ਪਾਪਕਰੰਤਾਮਰਿਗਇਆਅਉਧਪੁੰਨੀਖਿਨਮਾਹਿ॥੨੨
੧॥ਕਬੀਰਕਾਇਆਕਾਚੀਕਾਰਵੀਕੇਵਲਕਾਚੀਧਾਤੁ॥ਸਾਬਤੁਰਖਹਿਤਰਾਮਭਜੁ
ਨਾਹਿਤਬਿਨਠੀਬਾਤ॥੨੨੨॥ਕਬੀਰਕੇਸੋਕੇਸੋਕੂਕੀਐਨਸੋਈਐਅਸਾਰ॥ਰਾਤਿ
ਦਿਵਸਕੇਕੂਕਨੇਕਬਹੂਕੇਸੁਨੈਪੁਕਾਰ॥੨੨੩॥ਕਬੀਰਕਾਇਆਕਜਲੀਬਨੁਭਇ
ਆਮਨੁਕੁੰਚਰੁਮਯਮੰਤੁ॥ਅੰਕਸੁਗ੍ਯਾਨੁਰਤਨੁਹੈਖੇਵਟੁਬਿਰਲਾਸੰਤੁ॥੨੨੪॥ਕ
ਬੀਰਰਾਮਰਤਨੁਮੁਖੁਕੋਥਰੀਪਾਰਖਆਗੈਖੋਲਿ॥ਕੋਈਆਇਮਿਲੈਗੋਗਾਹਕੀਲੇ
ਗੋਮਹਗੇਮੋਲਿ॥੨੨੫॥ਕਬੀਰਰਾਮਨਾਮੁਜਾਨਿਓਨਹੀਪਾਲਿਓਕਟਕੁਕੁਟੰਬੁ॥
ਧੰਧੇਹੀਮਹਿਮਰਿਗਇਓਬਾਹਰਿਭਈਨਬੰਬ॥੨੨੬॥ਕਬੀਰਆਖੀਕੇਰੇਮਾਟੁ
ਕੇਪਲੁਪਲੁਗਈਬਿਹਾਇ॥ਮਨੁਜੰਜਾਲੁਨਛੋਡਈਜਮਦੀਆਦਮਾਮਾਆਇ

॥੨੨੭॥ਕਬੀਰਤਰਵਰਰੂਪੀਰਾਮੁਹੈਫਲਰੂਪੀਬੈਰਾਗੁ॥ਛਾਇਆਰੂਪੀਸਾਧੁਹੈਜਿ
ਨਿਤਜਿਆਬਾਦੁਬਿਬਾਦੁ॥੨੨੮॥ਕਬੀਰਐਸਾਬੀਜੁਬੋਇਬਾਰਹਮਾਸਫਲੰ
ਤ॥ਸੀਤਲਛਾਇਆਗਹਿਰਫਲਪੰਖੀਕੇਲਕਰੰਤ॥੨੨੯॥ਕਬੀਰਦਾਤਾਤ
ਰਵਰੁਦਯਾਫਲੁਉਪਕਾਰੀਜੀਵੰਤ॥ਪੰਖੀਚਲੇਦਿਸਾਵਰੀਬਿਰਖਾਸੁਫਲ
ਫਲੰਤ॥੨੩੦॥ਕਬੀਰਸਾਧੂਸੰਗੁਪਰਾਪਤੀਲਿਖਿਆਹੋਇਲਿਲਾਟ॥ਮੁਕਤਿ
ਪਦਾਰਥੁਪਾਈਐਠਾਕਨਅਵਘਟਘਾਟ॥੨੩੧॥ਕਬੀਰਏਕਘੜੀਆਧੀ
ਘਰੀਆਧੀਹੂੰਤੇਆਧ॥ਭਗਤਨਸੇਤੀਗੋਸਟੇਜੋਕੀਨੇਸੋਲਾਭ॥੨੩੨॥ਕਬੀਰ
ਭਾਂਗਮਾਛੁਲੀਸੁਰਾਪਾਨਿਜੋਜੋਪ੍ਰਾਨੀਖਾਂਹਿ॥ਤੀਰਥਬਰਤਨੇਮਕੀਏਤੇਸਭੈਰਸਾਤ
ਲਿਜਾਂਹਿ॥੨੩੩॥ਨੀਚੇਲੋਇਨਕਰਿਰਹਉਲੇਸਾਜਨਘਟਮਾਹਿ॥ਸਭਰਸਖੇ
ਲਉਪੀਅਸਉਕਿਸੀਲਖਾਵਉਨਾਹਿ॥੨੩੪॥ਆਠਜਾਮਚਉਸਠਿਘਰੀ
ਤੁਅਨਿਰਖਤਰਹੈਜੀਉ॥ਨੀਚੇਲੋਇਨਕਿਉਕਰਉਸਭਘਟਦੇਖਉਪੀਉ॥੨੩
੫॥ਸੁਨੁਸਖੀਪੀਅਮਹਿਜੀਉਬਸੈਜੀਅਮਹਿਬਸੈਕਿਪੀਉ॥ਜੀਉਪੀਉਬੂਝ
ਉਨਹੀਘਟਮਹਿਜੀਉਕਿਪੀਉ॥੨੩੬॥ਕਬੀਰਬਾਮਨੁਗੁਰੂਹੈਜਗਤਕਾਭਗਤ
ਨਕਾਗੁਰੁਨਾਹਿ॥ਅਰਝਿਉਰਝਿਕੈਪਚਿਮੂਆਚਾਰਉਬੇਦਹੁਮਾਹਿ॥੨੩੭॥ਹ
ਰਿਹੈਖਾਂਡੁਰੇਤੁਮਹਿਬਿਖਰੀਹਾਥੀਚੁਨੀਨਜਾਇ॥ਕਹਿਕਬੀਰਗੁਰਿਭਲੀਬੁਝਾਈ
ਕੀਟੀਹੋਇਕੈਖਾਇ॥੨੩੮॥ਕਬੀਰਜਉਤੁਹਿਸਾਧਪਿਰੰਮਕੀਸੀਸੁਕਾਟਿਕਰਿਗੋਇ
॥ਖੇਲਤਖੇਲਤਹਾਲਕਰਿਜੋਕਿਛੁਹੋਇਤਹੋਇ॥੨੩੯॥ਕਬੀਰਜਉਤੁਹਿਸਾਧ
ਪਿਰੰਮਕੀਪਾਕੇਸੇਤੀਖੇਲੁ॥ਕਾਚੀਸਰਸਉਪੇਲਿਕੈਨਾਖਲਿਭਈਨਤੇਲੁ॥੨੪੦
॥ਢੂੰਢਤਡੋਲਹਿਅੰਧਗਤਿਅਰੁਚੀਨਤਨਾਹੀਸੰਤ॥ਕਹਿਨਾਮਾਕਿਉਪਾਈਐ
ਬਿਨੁਭਗਤਹੁਭਗਵੰਤੁ॥੨੪੧॥ਹਰਿਸੋਹੀਰਾਛਾਡਿਕੈਕਰਹਿਆਨਕੀਆਸ॥
ਤੇਨਰਦੋਜਕਜਾਹਿਗੇਸਤਿਭਾਖੈਰਵਿਦਾਸ॥੨੪੨॥ਕਬੀਰਜਉਗ੍ਰਿਹੁਕਰ
ਹਿਤਧਰਮੁਕਰੁਨਾਹੀਤਕਰੁਬੈਰਾਗੁ॥ਬੈਰਾਗੀਬੰਧਨੁਕਰੈਤਾਕੋਬਡੋਅਭਾਗੁ॥
੨੪੩॥

ਸਲੋਕਸੇਖਫਰੀਦਕੇ॥ ੴ ਸਤਿਗੁਰਪ੍ਰਸਾਦਿ॥

ਜਿਤੁਦਿਹਾੜੈਧਨਵਰੀਸਾਹੇਲਏਲਿਖਾਇ॥ਮਲਕੁਜਿਕੰਨੀਸੁਣੀਦਾਮੁਹੁਦੇਖ
ਲੇਆਇ॥ਜਿੰਦੁਨਿਮਾਣੀਕਢੀਐਹਡਾਕੂਕੜਕਾਇ॥ਸਾਹੇਲਿਖੇਨਚਲਨੀ
ਜਿੰਦੂਕੂੰਸਮਝਾਇ॥ਜਿੰਦੁਵਹੁਟੀਮਰਣੁਵਰੁਲੈਜਾਸੀਪਰਣਾਇ॥ਆਪਣਹਥੀ
ਜੋਲਿਕੈਕੈਗਲਿਲਗੈਧਾਇ॥ਵਾਲਹੁਨਿਕੀਪੁਰਸਲਾਤਕੰਨੀਨਸੁਣੀਆਇ॥
ਫਰੀਦਾਕਿੜੀਪਵੰਦੀਈਖੜਾਨਆਪੁਮੁਹਾਇ॥੧॥ਫਰੀਦਾਦਰਦਰਵੇਸੀਗਾਖ
ੜੀਚਲਾਂਦੁਨੀਆਂਭਤਿ॥ਬੰਨਿਉਠਾਈਪੋਟਲੀਕਿਥੈਵੰਞਾਘਤਿ॥੨॥ਕਿਝੁਨ
ਬੁਝੈਕਿਝੁਨਸੁਝੈਦੁਨੀਆਗੁਝੀਭਾਹਿ॥ਸਾਂਈਮੇਰੈਚੰਗਾਕੀਤਾਨਾਹੀਤਹੰਭੀਦਝਾਂ
ਹਿ॥੩॥ਫਰੀਦਾਜੇਜਾਣਾਤਿਲਥੋੜੜੇਸੰਮਲਿਬੁਕੁਭਰੀ॥ਜੇਜਾਣਾਸਹੁਨੰਢੜਾ
ਤਾਂਥੋੜਾਮਾਣੁਕਰੀ॥੪॥ਜੇਜਾਣਾਲੜੁਛਿਜਣਾਪੀਡੀਪਾਈਗੰਢਿ॥ਤੈਜੇਵਡੁਮੈਨ
ਹਿਕੋਸਭੁਜਗੁਡਿਠਾਹੰਢਿ॥੫॥ਫਰੀਦਾਜੇਤੂਅਕਲਿਲਤੀਫੁਕਾਲੇਲਿਖੁਨਲੇ
ਖੁ॥ਆਪਨੜੇਗਿਰੀਵਾਨਮਹਿਸਿਰੁਨੀਵਾਂਕਰਿਦੇਖੁ॥੬॥ਫਰੀਦਾਜੋਤੈਮਾਰਨਿਮੁ
ਕੀਆਂਤਿਨਾਨਮਾਰੇਘੁੰਮਿ॥ਆਪਨੜੈਘਰਿਜਾਈਐਪੈਰਤਿਨਾਦੇਚੁੰਮਿ॥੭॥
ਫਰੀਦਾਜਾਂਤਉਖਟਣਵੇਲਤਾਂਤੂਰਤਾਦੁਨੀਸਿਉ॥ਮਰਗਸਵਾਈਨੀਹਿਜਾਂਭਰਿ
ਆਤਾਂਲਦਿਆ॥੮॥ਦੇਖੁਫਰੀਦਾਜੁਥੀਆਦਾੜੀਹੋਈਭੂਰ॥ਅਗਹੁਨੇੜਾਆਇ
ਆਪਿਛਾਰਹਿਆਦੂਰਿ॥੯॥ਦੇਖੁਫਰੀਦਾਜਿਥੀਆਸਕਰਹੋਈਵਿਸੁ॥ਸਾਂਈਬ
ਝਹੁਆਪਣੇਵੇਦਣਕਹੀਐਕਿਸੁ॥੧੦॥ਫਰੀਦਾਅਖੀਦੇਖਿਪਤੀਣੀਆਂਸੁ
ਣਿਸੁਣਿਰੀਣੇਕੰਨ॥ਸਾਖਪਕੰਦੀਆਈਆਹੋਰਕਰੇਂਦੀਵੰਨ॥੧੧॥ਫਰੀਦਕ
ਲੀਜਿਨੀਨਰਾਵਿਆਧਉਲੀਰਾਵੈਕੋਇ॥ਕਰਿਸਾਂਈਸਿਉਪਿਰਹੜੀਰੰਗੁਨਵੇ
ਲਾਹੋਇ॥੧੨॥ਮ:੩॥ਫਰੀਦਾਕਾਲੀਧਉਲੀਸਾਹਿਬੁਸਦਾਹੈਜੇਕੋਚਿਤਿਕਰੇ॥
ਆਪਣਾਲਾਇਆਪਿਰਮੁਨਲਗਈਜੇਲੋਚੈਸਭੁਕੋਇ॥ਏਹੁਪਿਰਮੁਪਿਆਲਾ
ਖਸਮਕਾਜੈਭਾਵੈਤੈਦੇਇ॥੧੩॥ਫਰੀਦਾਜਿਨਲੋਇਣਜਗੁਮੋਹਿਆਸੇਲੋਇ
ਣਮੈਡਿਠੁ॥ਕਜਲਰੇਖਨਸਹਦਿਆਸੇਪੰਖੀਸੂਇਬਹਿਠੁ॥੧੪॥ਫਰੀਦਕੂਕੇ

ਦਿਆਚੰਗੇਦਿਆਮਤੀਦੇਦਿਆਨਿਤ॥ਜੋਸੈਤਾਨਿਵੰਞਾਇਆਸੇਕਿਤਫੇਰਹਿ
ਚਿਤ॥੧੫॥ਫਰੀਦਾਥੀਉਪਵਾਹੀਦਭੁਜੇਸਾਂਈਲੋੜਹਿਸਭੁ॥ਇਕੁਛਿਜਹਿ
ਬਿਆਲਤਾੜੀਅਹਿਤਾਂਸਾਈਦੈਦਰਿਵਾੜੀਅਹਿ॥੧੬॥ਫਰੀਦਾਖਾਕਨਿ
ਦੀਐਖਾਕੂਜੇਵਡੁਨਕੋਇ॥ਜੀਵਦਿਆਪੈਰਾਤਲੈਮੁਇਆਉਪਰਿਹੋਇ॥੧੭॥
ਫਰੀਦਾਜਾਲਬੁਤਾਨੇਹੁਕਿਆਲਬੁਤਕੂੜਾਨੇਹੁ॥ਕਿਚਰੁਝਤਿਲਘਾਈਐ
ਛਪਰਿਤੁਟੈਮੇਹੁ॥੧੮॥ਫਰੀਦਾਜੰਗਲੁਜੰਗਲੁਕਿਆਭਵਹਿਵਣਿਕੰਡਾਮੋੜੇ
ਹਿ॥ਵਸੀਰਬੁਹਿਆਲੀਐਜੰਗਲੁਕਿਆਢੂਢੇਹਿ॥੧੯॥ਫਰੀਦਾਇਨੀਨਿ
ਕੀਜੰਘੀਐਥਲਡੂਗਰਭਵਿਓਮਿ॥ਅਜੁਫਰੀਦੈਕੂਜੜਾਸੈਕੋਹਾਂਥੀਓਮਿ॥
੨੦॥ਫਰੀਦਾਰਾਤੀਵਡੀਆਂਧੁਖਿਧੁਖਿਉਠਨਿਪਾਸ॥ਧਿਗੁਤਿਨਾਦਾਜੀਵਿਆ
ਜਿਨਾਵਿਡਾਣੀਆਸ॥੨੧॥ਫਰੀਦਾਜੇਮੈਹੋਦਾਵਾਰਿਆਮਿਤਾਆਇੜਿਆਂ॥
ਹੇੜਾਜਲੈਮਜੀਠਜਿਉਉਪਰਿਅੰਗਾਰਾ॥੨੨॥ਫਰੀਦਾਲੋੜੈਦਾਖਬਿਜਉਰੀ
ਆਂਕਿਕਰਿਬੀਜੈਜਟੁ॥ਹੰਢੈਉਂਨਕਤਾਇਦਾਪੈਧਾਲੋੜੈਪਟੁ॥੨੩॥ਫਰੀਦਾਗ
ਲੀਏਚਿਕੜੁਦੂਰਿਘਰੁਨਾਲਿਪਿਆਰੇਨੇਹੁ॥ਚਲਾਤਭਿਜੈਕੰਬਲੀਰਹਾਂਤਤੁ
ਟੈਨੇਹੁ॥੨੪॥ਭਿਜਉਸਿਜਉਕੰਬਲੀਅਲਹਵਰਸਉਮੇਹੁ॥ਜਾਇਮਿਲਾ
ਤਿਨਾਸਜਣਾਤੁਟਉਨਾਹੀਨੇਹੁ॥੨੫॥ਫਰੀਦਾਮੈਭੋਲਾਵਾਪਗਦਾਮਤੁਮੈਲੀਹੋ
ਇਜਾਇ॥ਗਹਿਲਾਰੂਹੁਨਜਾਣਈਸਿਰੁਭੀਮਿਟੀਖਾਇ॥੨੬॥ਫਰੀਦਾਸਕਰਖੰ
ਡੁਨਿਵਾਤਗੁੜੁਮਾਖਿਓਮਾਂਝਾਦੁਧੁ॥ਸਭੇਵਸਤੂਮਿਠੀਆਂਰਬਨਪੁਜਨਿਤੁਧੁ॥
੨੭॥ਫਰੀਦਾਰੋਟੀਮੇਰੀਕਾਠਕੀਲਾਵਣੁਮੇਰੀਭੁਖ॥ਜਿਨਾਖਾਧੀਚੋਪੜੀਘਣੇਸ
ਹਨਿਗੇਦੁਖ॥੨੮॥ਰੁਖੀਸੁਖੀਖਾਇਕੈਠੰਢਾਪਾਣੀਪੀਉ॥ਫਰੀਦਾਦੇਖਿਪਰਾਈ
ਚੋਪੜੀਨਾਤਰਸਾਏਜੀਉ॥੨੯॥ਅਜੁਨਸੁਤੀਕੰਤਸਿਉਅੰਗੁਮੁੜੇਮੁੜਿਜਾਇ॥
ਜਾਇਪੁਛਹੁਡੋਹਾਗਣੀਤੁਮਕਿਉਰੈਣਿਵਿਹਾਇ॥੩੦॥ਸਾਹੁਰੈਢੋਈਨਾਲਹੈਪੇਈ
ਐਨਾਹੀਥਾਉ॥ਪਿਰੁਵਾਤੜੀਨਪੁਛਈਧਨਸੋਹਾਗਣਿਨਾਉ॥੩੧॥ਸਾਹੁਰੈਪੇ
ਈਐਕੰਤਕੀਕੰਤੁਅਗੰਮੁਅਥਾਹੁ॥ਨਾਨਕਸੋਸੋਹਾਗਣੀਜੁਭਾਵੈਬੇਪਰਵਾਹ॥੩੨॥

ਨਾਤੀਧੋਤੀਸੰਬਹੀਸੁਤੀਆਇਨਚਿੰਦੁ॥ਫਰੀਦਾਰਹੀਸੁਬੇੜੀਹਿੰਙੁਦੀਗਈਕ
ਥੂਰੀਗੰਧੁ॥੩੩॥ਜੋਬਨਜਾਂਦੇਨਡਰਾਂਜੇਸਹਪ੍ਰੀਤਿਨਜਾਇ॥ਫਰੀਦਾਕਿਤੀਜੋਬਨ
ਪ੍ਰੀਤਿਬਿਨੁਸੁਕਿਗਏਕੁਮਲਾਇ॥੩੪॥ਫਰੀਦਾਚਿੰਤਖਟੋਲਾਵਾਣੁਦੁਖੁਬਿਰਹਿ
ਵਿਛਾਵਣਲੇਫੁ॥ਏਹੁਹਮਾਰਾਜੀਵਣਾਤੂਸਾਹਿਬਸਚੇਵੇਖੁ॥੩੫॥ਬਿਰਹਾਬਿਰ
ਹਾਆਖੀਐਬਿਰਹਾਤੂਸੁਲਤਾਨੁ॥ਫਰੀਦਾਜਿਤੁਤਨਿਬਿਰਹੁਨਊਪਜੈਸੋਤਨੁਜਾ
ਣੁਮਸਾਨੁ॥੩੬॥ਫਰੀਦਾਏਵਿਸੁਗੰਦਲਾਧਰੀਆਂਖੰਡੁਲਿਵਾੜਿ॥ਇਕਿਰਾਹੇ
ਦੇਰਹਿਗਏਇਕਿਰਾਧੀਗਏਉਜਾੜਿ॥੩੭॥ਫਰੀਦਾਚਾਰਿਗਵਾਇਆਹੰਢਿਕੈ
ਚਾਰਿਗਵਾਇਆਸੰਮਿ॥ਲੇਖਾਰਬੁਮੰਗੇਸੀਆਤੂੰਆਂਹੋਕੇਰੇਕੰਮਿ॥੩੮॥ਫਰੀ
ਦਾਦਰਿਦਰਵਾਜੈਜਾਇਕੈਕਿਉਡਿਠੋਘੜੀਆਲੁ॥ਏਹੁਨਿਦੋਸਾਂਮਾਰੀਐਹਮਦੋ
ਸਾਂਦਾਕਿਆਹਾਲੁ॥੩੯॥ਘੜੀਏਘੜੀਏਮਾਰੀਐਪਹਰੀਲਹੈਸਜਾਇ॥ਸੋਹੇ
ੜਾਘੜੀਆਲਜਿਉਦੁਖੀਰੈਣਿਵਿਹਾਇ॥੪੦॥ਬੁਢਾਹੋਆਸੇਖਫਰੀਦੁਕੰਬ
ਣਿਲਗੀਦੇਹ॥ਜੇਸਉਵਰ੍ਹਿਆਂਜੀਵਣਾਭੀਤਨੁਹੋਸੀਖੇਹ॥੪੧॥ਫਰੀਦਾਬ
ਰਿਪਰਾਇਐਬੈਸਣਾਸਾਂਈਮੁਝੈਨਦੇਹਿ॥ਜੇਤੂਏਵੈਰਖਸੀਜੀਉਸਰੀਰਹੁਲੇ
ਹਿ॥੪੨॥ਕੰਧਿਕੁਹਾੜਾਸਿਰਿਘੜਾਵਣਿਕੈਸਰੁਲੋਹਾਰੁ॥ਫਰੀਦਾਹਉਲੋੜੀਸ
ਹੁਆਪਣਾਤੂਲੋੜਹਿਅੰਗਿਆਰ॥੪੩॥ਫਰੀਦਾਇਕਨਾਆਟਾਅਗਲਾਇ
ਕਨਾਨਾਹੀਲੋਣੁ॥ਅਗੈਗਏਸਿੰਞਾਪਸਨਿਚੋਟਾਂਖਾਸੀਕਉਣੁ॥੪੪॥ਪਾਸਿ
ਦਮਾਮੇਛਤੁਸਿਰਿਭੇਰੀਸਡੋਰਡ॥ਜਾਇਸੁਤੇਜੀਰਾਣਮਹਿਥੀਏਅਤੀਮਾਗ
ੜ॥੪੫॥ਫਰੀਦਾਕੋਠੇਮੰਡਪਮਾੜੀਆਉਸਾਰੇਦੇਭੀਗਏ॥ਕੂੜਾਸਉਦਾਕਰਿ
ਗਏਗੋਰੀਆਇਪਏ॥੪੬॥ਫਰੀਦਾਖਿੰਥੜਿਮੇਖਾਅਗਲੀਆਜਿੰਦੁਨਕਾ
ਈਮੇਖ॥ਵਾਰੀਆਪੋਆਪਣੀਚਲੇਮਸਾਇਕਸੇਖ॥੪੭॥ਫਰੀਦਾਦੁਹੁਦੀ
ਵੀਬਲੰਦਿਆਮਲਕੁਬਹਿਠਾਆਇ॥ਗੜੁਲੀਤਾਘਟੁਲੁਟਿਆਦੀਵੜੇ
ਗਇਆਬੁਝਾਇ॥੪੮॥ਫਰੀਦਾਵੇਖੁਕਪਾਹੈਜਿਥੀਆਜੋਸਿਰਿਥੀਆਤਿ
ਲਾਹ॥ਕਮਾਦੈਅਰੁਕਾਗਦੈਕੁੰਨੇਕੋਇਲਿਆਹ॥ਮੰਦੇਅਮਲਕਰੇਦਿਆਏਹ

ਸਜਾਇਤਿਨਾਹ॥੪੯॥ਫਰੀਦਾਕੰਨਿਮੁਸਲਾਸੂਫੁਗਲਿਦਿਲਿਕਾਤੀਗੁੜੁਵਾ
ਤਿ॥ਬਾਹਰਿਦਿਸੈਚਾਨਣਾਦਿਲਿਅੰਧਿਆਰੀਰਾਤਿ॥੫੦॥ਫਰੀਦਾਰਤੀਰਤੁ
ਨਨਿਕਲੈਜੇਤਨੁਚੀਰੈਕੋਇ॥ਜੋਤਨਰਤੇਰਬਸਿਉਤਿਨਤਨਿਰਤੁਨਹੋਇ॥੫੧॥
ਮ:੩॥ਇਹੁਤਨੁਸਭੋਰਤੁਹੈਰਤੁਬਿਨੁਤੰਨੁਨਹੋਇ॥ਜੋਸਹਰਤੇਆਪਣੇਤਿਤੁਤ
ਨਿਲੋਭੁਰਤੁਨਹੋਇ॥ਭੈਪਾਇਐਤਨੁਖੀਣੁਹੋਇਲੋਭੁਰਤੁਵਿਚਹੁਜਾਇ॥ਜਿਉ
ਬੈਸੰਤਰਿਧਾਤੁਸੁਧੁਹੋਇਤਿਉਹਰਿਕਾਭਉਦੁਰਮਤਿਮੈਲੁਗਵਾਇ॥ਨਾਨਕਤੇਜ
ਨਸੋਹਣੇਜਿਰਤੇਹਰਿਰੰਗੁਲਾਇ॥੫੨॥ਫਰੀਦਾਸੋਈਸਰਵਰੁਢੂਢਿਲਹੁਜਿ
ਥਹੁਲਭੀਵਥੁ॥ਛਪੜਿਢੂਢੈਕਿਆਹੋਵੈਚਿਕੜਿਡੁਬੈਹਥੁ॥੫੩॥ਫਰੀਦ
ਨੰਢੀਕੰਤੁਨਰਾਵਿਓਵਡੀਥੀਮੁਈਆਸੁ॥ਧਨਕੂਕੇਂਦੀਗੋਰਮੈਂਤੈਸਹਨਾਮਿਲੀ
ਆਸੁ॥੫੪॥ਫਰੀਦਾਸਿਰੁਪਲਿਆਦਾੜੀਪਲੀਮੁਛਾਂਭੀਪਲੀਆਂ॥ਰੇਮਨ
ਗਹਿਲੇਬਾਵਲੇਮਾਣਹਿਕਿਆਰਲੀਆਂ॥੫੫॥ਫਰੀਦਾਕੋਠੇਧੁਕਣੁਕੇਤੜਾ
ਪਿਰਨੀਦੜੀਨਿਵਾਰਿ॥ਜੋਦਿਹਲਧੇਗਾਣਵੇਗਏਵਿਲਾੜਿਵਿਲਾੜਿ॥੫
੬॥ਫਰੀਦਾਕੋਠੇਮੰਡਪਮਾੜੀਆਏਤੁਨਲਾਏਚਿਤੁ॥ਮਿਟੀਪਈਅਤੋਲਵੀ
ਕੋਇਨਹੋਸੀਮਿਤੁ॥੫੭॥ਫਰੀਦਾਮੰਡਪਿਮਾਲੁਨਲਾਇਮਰਗਸਤਾਣੀਚਿਤਿ
ਧਰਿ॥ਸਾਈਜਾਇਸਮਾਲਿਜਿਥੈਹੀਤਉਵੰਞਣਾ॥੫੮॥ਫਰੀਦਾਜਿਨੀਕੰਮੀ
ਨਾਹਿਗੁਣਤੇਕੰਮੜੇਵਿਸਾਰਿ॥ਮਤੁਸਰਮਿੰਦਾਥੀਵਹੀਸਾਂਈਦੈਦਰਬਾਰਿ॥੫੯॥
ਫਰੀਦਾਸਾਹਿਬਦੀਕਰਿਚਾਕਰੀਦਿਲਦੀਲਾਹਿਭਰਾਂਦਿ॥ਦਰਵੇਸਾਂਨੋਲੋੜੀ
ਐਰੁਖਾਂਦੀਜੀਰਾਂਦਿ॥੬੦॥ਫਰੀਦਾਕਾਲੇਮੈਡੇਕਪੜੇਕਾਲਾਮੈਡਾਵੇਸੁ॥ਗੁਨਹੀ
ਭਰਿਆਮੈਫਿਰਾਲੋਕੁਕਹੈਦਰਵੇਸੁ॥੬੧॥ਤਤੀਤੋਇਨਪਲਵੈਜੇਜਲਿਟੁਬੀ
ਦੇਇ॥ਫਰੀਦਾਜੋਡੋਹਾਗਣਿਰਬਦੀਝੂਰੇਦੀਝੂਰੇਇ॥੬੨॥ਜਾਂਕੁਆਰੀਤਾਚਾ
ਉਵੀਵਾਹੀਤਾਂਮਾਮਲੇ॥ਫਰੀਦਾਏਹੋਪਛੋਤਾਉਵਤਿਕੁਆਰੀਨਥੀਐ॥੬੩॥
ਕਲਰਿਕੇਰੀਛਪੜੀਆਇਉਲਥੇਹੰਝ॥ਚਿੰਜੂਬੋੜਨਿਨਾਪੀਵਹਿਉਡਣਸੰ
ਦੀਡੰਝ॥੬੪॥ਹੰਸੁਉਡਰਿਕੋਧ੍ਰੈਪਇਆਲੋਕੁਵਿਡਾਰਣਿਜਾਇ॥ਗਹਿਲ

ਲੋਕੁਨਜਾਣਦਾਹੰਸੁਨਕੋਧਾਖਾਇ॥੬੫॥ਚਲਿਚਲਿਗਈਆਂਪੰਖੀਆਜਿਨੀ
ਵਸਾਏਤਲਾ॥ਫਰੀਦਾਸਰੁਭਰਿਆਭੀਚਲਸੀਥਕੇਕਵਲਇਕਲਾ॥੬੬॥
ਫਰੀਦਾਇਟਸਿਰਾਣੇਭੁਇਸਵਣੁਕੀੜਾਲੜਿਓਮਾਸਿ॥ਕੇਤੜਿਆਜੁਗਵਾਪ
ਰੇਇਕਤੁਪਇਆਪਾਸਿ॥੬੭॥ਫਰੀਦਾਭੰਨੀਘੜੀਸਵੰਨਵੀਟੁਟੀਨਾਗਰਲ
ਜੁ॥ਅਜਰਾਈਲੁਫਰੇਸਤਾਕੈਘਰਿਨਾਠੀਅਜੁ॥੬੮॥ਫਰੀਦਾਭੰਨੀਘੜੀਸ
ਵੰਨਵੀਟੁਟੀਨਾਗਰਲਜੁ॥ਜੋਸਜਣਭੁਇਭਾਰੁਥੇਸੇਕਿਉਆਵਹਿਅਜੁ॥੬
੯॥ਫਰੀਦਾਬੇਨਿਵਾਜਾਕੁਤਿਆਏਹਨਭਲੀਰੀਤਿ॥ਕਬਹੀਚਲਿਨਆਇਆ
ਪੰਜੇਵਖਤਮਸੀਤਿ॥੭੦॥ਉਠੁਫਰੀਦਾਉਜੁਸਾਜਿਸੁਬਹਿਨਿਵਾਜਗੁਜਾਰਿ॥
ਜੋਸਿਰੁਸਾਂਈਨਾਨਿਵੈਸੋਸਿਰੁਕਪਿਉਤਾਰਿ॥੭੧॥ਜੋਸਿਰੁਸਾਈਨਾਨਿਵੈਸੋਸਿ
ਰੁਕੀਜੈਕਾਂਇ॥ਕੁੰਨੇਹੇਠਿਜਲਾਈਐਬਾਲਣਸੰਦੈਥਾਇ॥੭੨॥ਫਰੀਦਾ
ਕਿਥੈਤੈਡੇਮਾਪਿਆਜਿਨੀਤੂਜਣਿਓਹਿ॥ਤੈਪਾਸਹੁਓਇਲਦਿਗਏਤੂੰਅਜੈ
ਨਪਤੀਣੋਹਿ॥੭੩॥ਫਰੀਦਾਮਨੁਮੈਦਾਨੁਕਰਿਟੋਏਟਿਬੇਲਾਹਿ॥ਅਗੈਮੂਲਿ
ਨਆਵਸੀਦੋਜਕਸੰਦੀਭਾਹਿ॥੭੪॥ਮਹਲਾ੫ ॥ਫਰੀਦਾਖਾਲਕੁਖਲ
ਕਮਹਿਖਲਕਵਸੈਰਬਮਾਹਿ॥ਮੰਦਾਕਿਸਨੋਆਖੀਐਜਾਂਤਿਸੁਬਿਨੁਕੋਈਨ
ਹਿ॥੭੫॥ਫਰੀਦਾਜਿਦਿਹਿਨਾਲਾਕਪਿਆਜੇਗਲੁਕਪਹਿਚੁਖ॥ਪਵਨਿਨ
ਇਤੀਮਾਮਲੇਸਹਾਂਨਇਤੀਦੁਖ॥੭੬॥ਚਬਣਚਲਣਰਤੰਨਸੇਸੁਣੀਅਰਬਹਿ
ਗਏ॥ਹੇੜੇਮੁਤੀਧਾਹਸੇਜਾਨੀਚਲਿਗਏ॥੭੭॥ਫਰੀਦਾਬੁਰੇਦਾਭਲਾਕਰਿਗੁਸ
ਮਨਿਨਹਢਾਇ॥ਦੇਹੀਰੋਗੁਨਲਗਈਪਲੈਸਭੁਕਿਛੁਪਾਇ॥੭੮॥ਫਰੀਦਾ
ਪੰਖਪਰਾਹੁਣੀਦੁਨੀਸੁਹਾਵਾਬਾਗੁ॥ਨਉਬਤਿਵਜੀਸੁਬਹਸਿਉਚਲਣਕਾ
ਕਰਿਸਾਜੁ॥੭੯॥ਫਰੀਦਾਰਾਤਿਕਥੂਰੀਵੰਡੀਐਸੁਤਿਆਮਿਲੈਨਭਾਉ॥ਜਿੰ
ਨਾਨੈਣਨੀਂਦ੍ਰਾਵਲੇਤਿੰਨਾਮਿਲਣੁਕੁਆਉ॥੮੦॥ਫਰੀਦਾਮੈਜਾਨਿਆਦੁਖੁਮੁ
ਝਕੂਦੁਖੁਸਬਾਇਐਜਗਿ॥ਊਚੇਚੜਿਕੈਦੇਖਿਆਤਾਂਘਰਿਘਰਿਏਹਾਅਗਿ
॥੮੧॥ਮਹਲਾ੫ ॥ਫਰੀਦਾਭੂਮਿਰੰਗਾਵਲੀਮੰਝਿਵਿਸੂਲਾਬਾਗੁ॥ਜੋਜਨਪੀ

ਰਨਿਵਾਜਿਆਤਿੰਨਾਅੰਚਨਲਾਗ॥੮੨॥ਮਹਲਾ੫ ॥ਫਰੀਦਾਉਮਰਸੁਹਾਵੜੀ
ਸੰਗਿਸੁਵੰਨੜੀਦੇਹ॥ਵਿਰਲੇਕੇਈਪਾਈਅਨਿਜਿੰਨਾਪਿਆਰੇਨੇਹ॥੮੩॥ਕੰਧੀ ੭੧੫
ਵਹਣਨਢਾਹਿਤਉਭੀਲੇਖਾਦੇਵਣਾ॥ਜਿਧਰਿਰਬਰਜਾਇਵਹਣੁਤਿਦਾਊਗੰ
ਉਕਰੇ॥੮੪॥ਫਰੀਦਾਡੁਖਾਸੇਤੀਦਿਹੁਗਇਆਸੂਲਾਂਸੇਤੀਰਾਤਿ॥ਖੜਾਪੁਕਾਰੇ
ਪਾਤਣੀਬੇੜਾਕਪਰਵਾਤਿ॥੮੫॥ਲੰਮੀਲੰਮੀਨਦੀਵਹੈਕੰਧੀਕੇਰੈਹੇਤਿ॥ਬੇੜੇ
ਨੋਕਪਰੁਕਿਆਕਰੇਜੇਪਾਤਣਰਹੈਸੁਚੇਤਿ॥੮੬॥ਫਰੀਦਾਗਲੀਸੁਸਜਣਵੀ
ਹਇਕੁਢੂੰਢੇਦੀਨਲਹਾਂ॥ਧੁਖਾਂਜਿਉਮਾਂਲੀਹਕਾਰਣਿਤਿੰਨਾਮਾਪਿਰੀ॥੮੭॥
ਫਰੀਦਾਇਹੁਤਨੁਭਉਕਣਾਨਿਤਨਿਤਦੁਖੀਐਕਉਣੁ॥ਕੰਨੀਬੁਜੇਦੇਰਹਾਂਕਿਤੀਵ
ਗੈਪਉਣੁ॥੮੮॥ਫਰੀਦਰਬਖਜੂਰੀਪਕੀਆਂਮਾਖਿਅਨਈਵਹੰਨਿ॥ਜੋਜੋਵੰ
ਞੈਡੀਹੜਾਸੋਉਮਰਹਥਪਵੰਨਿ॥੮੯॥ਫਰੀਦਾਤਨੁਸੁਕਾਪਿੰਜਰੁਥੀਆਤਲੀ
ਆਂਖੂੰਡਹਿਕਾਗ॥ਅਜੈਸੁਰਬੁਨਬਾਹੁੜਿਓਦੇਖੁਬੰਦੇਕੇਭਾਗ॥੯੦॥ਕਾਗਾਕਰੰ
ਗਢੰਢੋਲਿਆਸਗਲਾਖਾਇਆਮਾਸੁ॥ਏਦੁਇਨੈਨਾਮਤਿਛੁਹਉਪਿਰਦੇਖਨ
ਕੀਆਸ॥੯੧॥ਕਾਗਾਚੂੰਡਿਨਪਿੰਜਰਾਬਸੈਤਉਡਰਿਜਾਹਿ॥ਜਿਤੁਪਿੰਜਰੈਮੇਰਾ
ਸਹੁਵਸੈਮਾਸੁਨਤਿਦੂਖਾਹਿ॥੯੨॥ਫਰੀਦਾਗੋਰਨਿਮਾਣੀਸਡੁਕਰੇਨਿਘਰਿਆ
ਘਰਿਆਉ॥ਸਰਪਰਮੈਥੈਆਵਣਾਮਰਣਹੁਨਾਡਰਿਆਹੁ॥੯੩॥ਏਨੀਲੋਇ
ਣੀਦੇਖਦਿਆਕੇਤੀਚਲਿਗਈ॥ਫਰੀਦਾਲੋਕਾਂਆਪੋਆਪਣੀਮੈਆਪਣੀਪ
ਈ॥੯੪॥ਆਪੁਸਵਾਰਹਿਮੈਮਿਲਹਿਮੈਮਿਲਿਆਸੁਖੁਹੋਇ॥ਫਰੀਦਾਜੇਤੂ
ਮੇਰਾਹੋਇਰਹਹਿਸਭੁਜਗੁਤੇਰਾਹੋਇ॥੯੫॥ਕੰਧੀਉਤੈਰੁਖੜਾਕਿਚਰਕੁਬੰਨੈ
ਧੀਰੁ॥ਫਰੀਦਾਕਚੈਭਾਂਡੈਰਖੀਐਕਿਚਰੁਤਾਈਨੀਰੁ॥੯੬॥ਫਰੀਦਾਮਹਲਨਿਸ
ਖਣਰਹਿਗਏਵਾਸਾਆਇਆਤਲਿ॥ਗੋਰਾਂਸੇਨਿਮਾਣੀਆਬਹਸਨਿਰੂਹਾਂਮ
ਲਿ॥ਆਖੀਂਸੇਖਾਬੰਦਗੀਚਲਣੁਅਜੁਕਿਕਲਿ॥੯੭॥ਫਰੀਦਾਮਉਤੈਦਾਬੰ
ਨਾਏਵੈਦਿਸੈਜਿਉਦਰੀਆਵੈਢਾਹਾ॥ਅਗੈਦੋਜਕੁਤਪਿਆਸੁਣੀਐਹੂਲਪਵੈ
ਕਾਹਾਹਾ॥ਇਕਨਾਨੋਸਭਸੋਝੀਆਈਇਕਿਫਿਰਦੇਵੇਪਰਵਾਹਾ॥ਅਮਲਜਿ

ਕੀਤਿਆਦੁਨੀਵਿਚਿਸੇਦਰਗਹਓਗਾਹ॥੯੮॥ਫਰੀਦਾਦਰੀਆਵੈਕੰਨੈਬਗੁ
ਲਾਬੈਠਾਕੇਲਕਰੇ॥ਕੇਲਕਰੇਦੇਹੰਝੁਨੋਅਚਿੰਤੇਬਾਜਪਏ॥ਬਾਜਪਏਤਿਸੁਰ
ਬਦੇਕੇਲਾਂਵਿਸਰੀਆਂ॥ਜੋਮਨਿਚਿਤਿਨਚੇਤੇਸਨਿਸੋਗਾਲੀਰਬਕੀਆਂ॥੯੯
॥ਸਾਢੇਤ੍ਰੈਮਣਦੇਹੁਰੀਚਲੈਪਾਣੀਅੰਨਿ॥ਆਇਓਬੰਦਾਦੁਨੀਵਿਚਿਵਤਿਆ
ਸੂਣੀਬੰਨਿ॥ਮਲਕਲਮਉਤਜਾਂਆਵਸੀਸਭਦਰਵਾਜੇਭੰਨਿ॥ਤਿਨਾਪਿਆ
ਰਿਆਭਾਈਆਂਅਗੈਦਿਤਾਬੰਨਿ॥ਵੇਖਹੁਬੰਦਾਚਲਿਆਚਹੁਜਣਿਆਦੈਕੰ
ਨਿ॥ਫਰੀਦਾਅਮਲਜਿਕੀਤੇਦੁਨੀਵਿਚਿਦਰਗਹਆਏਕੰਮਿ॥੧੦੦॥ਫਰੀਦਾ
ਹਉਬਲਿਹਾਰੀਤਿਨ੍ਹਪੰਖੀਆਜੰਗਲਿਜਿੰਨਾਵਾਸੁ॥ਕਕਰੁਚੁਗਨਿਥਲਿਵਸ
ਨਿਰਬਨਛੋਡਨਿਪਾਸੁ॥੧੦੧॥ਫਰੀਦਾਰੁਤਿਫਿਰੀਵਣੁਕੰਬਿਆਪਤਝੜੇਝੜਿ
ਪਾਹਿ॥ਚਾਰੇਕੁੰਡਾਢੂੰਢੀਆਂਰਹਣੁਕਿਥਾਊਨਾਹਿ॥੧੦੨॥ਫਰੀਦਾਪਾੜਿਪਟੋ
ਲਾਧਜਕਰੀਕੰਬਲੜੀਪਹਿਰੇਉ॥ਜਿਨੀਵੇਸੀਸਹੁਮਿਲੈਸੇਈਵੇਸਕਰੇਉ॥
੧੦੩॥ਮ:੩॥ਕਾਇਪਟੋਲਾਪਾੜਤੀਕੰਬਲੜੀਪਹਿਰੇਇ॥ਨਾਨਕਘਰਹੀ
ਬੈਠਿਆਸਹੁਮਿਲੈਜੇਨੀਅਤਿਰਾਸਿਕਰੇਇ॥੧੦੪॥ਮ:੫॥ਫਰੀਦਾਗਰਬੁ
ਜਿਨ੍ਹਾਵਡਿਆਈਆਧਨਿਜੋਬਨਿਆਗਾਹ॥ਖਾਲੀਚਲੇਧਣੀਸਿਉਟਿਬੇਜਿ
ਉਮੀਹਾਹੁ॥੧੦੫॥ਫਰੀਦਾਤਿਨਾਮੁਖਡਰਾਵਣੇਜਿਨਾਵਿਸਾਰਿਓਨੁਨਾਉ॥ਐਥੈ
ਦੁਖਘਣੇਰਿਆਅਗੈਠਉਰਨਠਾਉ॥੧੦੬॥ਫਰੀਦਾਪਿਛਲਰਾਤਿਨਜਾਗਿਓ
ਹਿਜੀਵਦੜੋਮੁਇਓਹਿ॥ਜੇਤੈਰਬੁਵਿਸਾਰਿਆਤਰਬਿਨਵਿਸਰਿਓਹਿ॥੧੦੭॥
ਮ:੫॥ਫਰੀਦਾਕੰਤੁਰੰਗਾਵਲਾਵਡਾਵੇਮੁਹਤਾਜੁ॥ਅਲਹਸੇਤੀਰਤਿਆਏਹੁ
ਸਚਾਵੰਸਾਜੁ॥੧੦੮॥ਮ:੫॥ਫਰੀਦਾਦੁਖੁਸੁਖੁਇਕੁਕਰਿਦਿਲਤੇਲਾਹਿਵਿ
ਕਾਰੁ॥ਅਲਹਭਾਵੈਸੋਭਲਾਤਾਂਲਭੀਦਰਬਾਰੁ॥੧੦੯॥ਮ:੫॥ਫਰੀਦਾਦੁਨੀ
ਵਜਾਈਵਜਦੀਤੂੰਭੀਵਜਹਿਨਾਲਿ॥ਸੋਈਜੀਉਨਵਜਦਾਜਿਸੁਅਲਹੁਕਰਦ
ਸਾਰ॥੧੧੦॥ਮ:੫॥ਫਰੀਦਾਦਿਲੁਰਤਾਇਸੁਦੁਨੀਸਿਉਦੁਨੀਨਕਿਤੈਕੰਮਿ॥ਮਿ
ਸਲਫਕੀਰਾਂਗਾਖੜੀਸੁਪਾਈਐਪੂਰਕਰੰਮਿ॥੧੧੧॥ਪਹਿਲੈਪਹਰੈਫੁਲੜਾਫ

ਲੁਭੀਪਛਾਰਾਤਿ॥ਜੋਜਾਗੰਨਿਲਹੰਨਿਸੇਸਾਈਕੰਨਉਦਾਤਿ॥੧੧੨॥ਦਾਤੀਸਾਹਿ
ਬਸੰਦੀਆਕਿਆਚਲੈਤਿਸੁਨਾਲਿ॥ਇਕਿਜਾਗੰਦੇਨਾਲਹਨਿਇਕਨਾਸੁਤਿ
ਆਦੇਇਉਠਾਇ॥੧੧੩॥ਢੂਢੇਦੀਏਸੁਹਾਗਕੂਤਉਤਨਿਕਾਈਕੋਰ॥ਜਿਨਾ
ਨਾਉਸੁਹਾਗਣੀਤਿਨਾਝਾਕਨਓਰ॥੧੧੪॥ਸਬਰਮੰਝਕਮਾਣਏਸਬਰੁਕਾਨੀਹ
ਣੋ॥ਸਬਰਸੰਦਾਬਾਣੁਖਾਲਕੁਖਤਾਨਕਰੀ॥੧੧੫॥ਸਬਰਅੰਦਰਿਸਾਬਰੀਤਨੁ
ਏਵੈਜਾਲੇਨਿ॥ਹੋਨਿਨਜੀਕਿਖੁਦਾਇਦੈਭੇਤੁਨਕਿਸੈਦੇਨਿ॥੧੧੬॥ਸਬਰਏਹੁਸੁ
ਆਉਜੇਤੂੰਬੰਦਾਦਿੜੁਕਰਹਿ॥ਵਧਿਥੀਵਹਿਦਰੀਆਉਟੁਟਿਨਥੀਵਹਿਵਾਹ
ੜਾ॥੧੧੭॥ਫਰੀਦਾਦਰਵੇਸੀਗਾਖੜੀਚੋਪੜੀਪਰੀਤਿ॥ਇਕਨਿਕਿਨੈਚਾਲੀਐ
ਦਰਵੇਸਾਵੀਰੀਤਿ॥੧੧੮॥ਤਨੁਤਪੈਤਨੂਰਜਿਉਬਾਲਣੁਹਡਬਲੰਨਿ॥ਪੈਰੀਥ
ਕਾਂਸਿਰਿਜੁਲਾਂਜੇਮੂੰਪਿਰੀਮਿਲੰਨਿ॥੧੧੯॥ਤਨੁਨਤਪਾਇਤਨੂਰਜਿਉਬਾਲਣੁ
ਹਡਨਬਾਲਿ॥ਸਿਰਿਪੈਰੀਕਿਆਫੇੜਿਆਅੰਦਰਿਪਿਰੀਨਿਹਾਲਿ॥੧੨੦॥ਹ
ਉਢੂਢੇਦੀਸਜਣਾਸਜਣੁਮੈਡੇਨਾਲਿ॥ਨਾਨਕਅਲਖੁਨਲਖੀਐਗੁਰਮੁਖਿਦੇਇ
ਦਿਖਾਲਿ॥੧੨੧॥ਹੰਸਾਦੇਖਿਤਰੰਦਿਆਬਗਾਆਇਆਚਾਉ॥ਡੁਬਿਮੁਏਬ
ਗਬਪੁੜੇਸਿਰੁਤਲਿਉਪਰਿਪਾਉ॥੧੨੨॥ਮੈਜਾਣਿਆਵਡਹੰਸੁਹੈਤਾਮੈਕੀਤਾ
ਸੰਗੁ॥ਜੇਜਾਣਾਬਗੁਬਪੁੜਾਜਨਮਿਨਭੇੜੀਅੰਗੁ॥੧੨੩॥ਕਿਆਹੰਸੁਕਿਆ
ਬਗੁਲਾਜਾਕਉਨਦਰਿਧਰੇ॥ਜੇਤਿਸੁਭਾਵੈਨਾਨਕਾਕਾਗਹੁਹੰਸੁਕਰੇ॥੧੨੪॥ਸ
ਰਵਰਪੰਖੀਹੇਕੜੋਫਾਹੀਵਾਲਪਚਾਸ॥ਇਹੁਤਨੁਲਹਰੀਗਡੁਥਿਆਸਚੇਤੇ
ਰੀਆਸ॥੧੨੫॥ਕਵਣੁਸੁਅਖਰੁਕਵਣੁਗੁਣੁਕਵਣੁਸੁਮਣੀਆਮੰਤੁ॥ਕ
ਵਣੁਸੁਵੇਸੋਹਉਕਰੀਜਿਤੁਵਸਿਆਵੈਕੰਤੁ॥੧੨੬॥ਨਿਵਣੁਸੁਅਖਰੁਖਵ
ਣੁਗੁਣੁਜਿਹਬਾਮਣੀਆਮੰਤੁ॥ਏਤ੍ਰੈਭੈਣੇਵੇਸਕਰਿਤਾਂਵਸਿਆਵੀਕੰਤੁ॥੧੨
੭॥ਮਤਿਹੋਦੀਹੋਇਇਆਣਾ॥ਤਾਣਹੋਦੇਹੋਇਨਿਤਾਣਾ॥ਅਣਹੋਦੇਆ
ਪੁਵੰਡਾਏ॥ਕੋਐਸਾਭਗਤੁਸਦਾਏ॥੧੨੮॥ਇਕੁਫਿਕਾਨਾਗਾਲਾਇਸਭਨਾ
ਮੈਸਚਾਧਣੀ॥ਹਿਆਉਨਕੈਹੀਠਾਹਿਮਾਣਕਸਭਅਮੋਲਵੇ॥੧੨੯॥

ਕੀਤਿਆਦੁਨੀਵਿਚਿਸੇਦਰਗਹਓਗਾਹਾ॥੯੮॥ਫਰੀਦਾਦਰੀਆਵੈਕੰਨ੍ਹੈਬਗੁ
ਲਾਬੈਠਾਕੇਲਕਰੇ॥ਕੇਲਕਰੇਦੇਹੰਝਨੋਅਚਿੰਤੇਬਾਜਪਏ॥ਬਾਜਪਏਤਿਸੁਰ
ਬਦੇਕੇਲਾਂਵਿਸਰੀਆਂ॥ਜੋਮਨਿਚਿਤਿਨਚੇਤੇਸਨਿਸੋਗਾਲੀਰਬਕੀਆਂ॥੯੯॥
ਸਾਢੇਤ੍ਰੈਮਣਦੇਹੁਰੀਚਲੈਪਾਣੀਅੰਨਿ॥ਆਇਓਬੰਦਾਦੁਨੀਵਿਚਿਵਤਿਆ
ਸੂਣੀਬੰਨ੍ਹਿ॥ਮਲਕਲਮਉਤਜਾਂਆਵਸੀਸਭਦਰਵਾਜੇਭੰਨਿ॥ਤਿਨ੍ਹਾਪਿਆ
ਰਿਆਭਾਈਆਂਅਗੈਦਿਤਾਬੰਨ੍ਹਿ॥ਵੇਖਹੁਬੰਦਾਚਲਿਆਚਹੁਜਣਿਆਦੈਕੰ
ਨ੍ਹਿ॥ਫਰੀਦਾਅਮਲਜਿਕੀਤੇਦੁਨੀਵਿਚਿਦਰਗਹਆਏਕੰਮਿ॥੧੦੦॥ਫਰੀਦਾ
ਹਉਬਲਿਹਾਰੀਤਿਨ੍ਹਪੰਖੀਆਜੰਗਲਿਜਿੰਨ੍ਹਾਵਾਸੁ॥ਕਕਰੁਚੁਗਨਿਥਲਿਵਸ
ਨਿਰਬਨਛੋਡਨਿਪਾਸੁ॥੧੦੧॥ਫਰੀਦਾਰੁਤਿਫਿਰੀਵਣੁਕੰਬਿਆਪਤਝੜੇਝੜਿ
ਪਾਹਿ॥ਚਾਰੇਕੁੰਡਾਢੂੰਢੀਆਂਰਹਣੁਕਿਥਾਊਨਾਹਿ॥੧੦੨॥ਫਰੀਦਾਪਾੜਿਪਟੋ
ਲਾਧਜਕਰੀਕੰਬਲੜੀਪਹਿਰੇਉ॥ਜਿਨੀਵੇਸੀਸਹੁਮਿਲੈਸੇਈਵੇਸਕਰੇਉ॥
੧੦੩॥ਮ:੩॥ਕਾਂਇਪਟੋਲਾਪਾੜਤੀਕੰਬਲੜੀਪਹਿਰੇਇ॥ਨਾਨਕਘਰਹੀ
ਬੈਠਿਆਸਹੁਮਿਲੈਜੇਨੀਅਤਿਰਾਸਿਕਰੇਇ॥੧੦੪॥ਮ:੫॥ਫਰੀਦਾਗਰਬੁ
ਜਿਨ੍ਹਾਵਡਿਆਈਆਧਨਿਜੋਬਨਿਆਗਾਹ॥ਖਾਲੀਚਲੇਧਣੀਸਿਉਟਿਬੇਜਿ
ਉਮੀਹਾਹੁ॥੧੦੫॥ਫਰੀਦਾਤਿਨਾਮੁਖਡਰਾਵਣੇਜਿਨਾਵਿਸਾਰਿਓਨੁਨਾਉ॥ਐਥੈ
ਦੁਖਘਣੇਰਿਆਅਗੈਠਉਰਨਠਾਉ॥੧੦੬॥ਫਰੀਦਾਪਿਛਲਰਾਤਿਨਜਾਗਿਓ
ਹਿਜੀਵਦੜੋਮੁਇਓਹਿ॥ਜੇਤੈਰਬੁਵਿਸਾਰਿਆਤਰਬਿਨਵਿਸਰਿਓਹਿ॥੧੦੭॥
ਮ:੫॥ਫਰੀਦਾਕੰਤੁਰੰਗਾਵਲਾਵਡਾਵੇਮੁਹਤਾਜੁ॥ਅਲਹਸੇਤੀਰਤਿਆਏਹੁ
ਸਚਾਵਾਂਸਾਜੁ॥੧੦੮॥ਮ:੫॥ਫਰੀਦਾਦੁਖੁਸੁਖੁਇਕੁਕਰਿਦਿਲਤੇਲਾਹਿਵਿ
ਕਾਰੁ॥ਅਲਹਭਾਵੈਸੋਭਲਾਤਾਂਲਭੀਦਰਬਾਰੁ॥੧੦੯॥ਮ:੫॥ਫਰੀਦਾਦੁਨੀ
ਵਜਾਈਵਜਦੀਤੂੰਭੀਵਜਹਿਨਾਲਿ॥ਸੋਈਜੀਉਨਵਜਦਾਜਿਸੁਅਲਹੁਕਰਦਾ
ਸਾਰ॥੧੧੦॥ਮ:੫॥ਫਰੀਦਾਦਿਲੁਰਤਾਇਸੁਦੁਨੀਸਿਉਦੁਨੀਨਕਿਤੈਕੰਮਿ॥ਮਿ
ਸਲਫਕੀਰਾਂਗਾਖੜੀਸੁਪਾਈਐਪੂਰਕਰੰਮਿ॥੧੧੧॥ਪਹਿਲੈਪਹਰੈਫੁਲੜਾਫ

ਲੁਭੀਪਛਰਾਤਿ॥ਜੋਜਾਗੰਨਿਲਹੰਨਿਸੇਸਾਈਕੰਨਉਦਾਤਿ॥੧੧੨॥ਦਾਤੀਸਾਹਿ
ਬਸੰਦੀਆਕਿਆਚਲੈਤਿਸੁਨਾਲਿ॥ਇਕਿਜਾਗੰਦੇਨਾਲਹਨਿਇਕਨਾਸੁਤਿ ੧੧੯
ਆਦੇਇਉਠਾਇ॥੧੧੩॥ਢੂਢੇਦੀਏਸੁਹਾਗਕੂਤਉਤਨਿਕਾਈਕੋਰ॥ਜਿਨਾ
ਨਾਉਸੁਹਾਗਣੀਤਿਨਾਝਾਕਨਹੋਰ॥੧੧੪॥ਸਬਰਮੰਝਕਮਾਣਏਸਬਰੁਕਾਨੀਹ
ਣੋ॥ਸਬਰਸੰਦਾਬਾਣੁਖਾਲਕੁਖਤਾਨਕਰੀ॥੧੧੫॥ਸਬਰਅੰਦਰਿਸਾਬਰੀਤਨੁ
ਏਵੈਜਾਲੇਨ੍ਹਿ॥ਹੋਨਿਨਜੀਕਿਖੁਦਾਇਦੈਭੇਤੁਨਕਿਸੈਦੇਨਿ॥੧੧੬॥ਸਬਰੁਏਹੁਸੁ
ਆਉਜੇਤੂੰਬੰਦਾਦਿੜੁਕਰਹਿ॥ਵਧਿਥੀਵਹਿਦਰੀਆਉਟੁਟਿਨਥੀਵਹਿਵਾਹ
ੜਾ॥੧੧੭॥ਫਰੀਦਾਦਰਵੇਸੀਗਾਖੜੀਚੋਪੜੀਪਰੀਤਿ॥ਇਕਨਿਕਿਨੈਚਾਲੀਐ
ਦਰਵੇਸਾਵੀਰੀਤਿ॥੧੧੮॥ਤਨੁਤਪੈਤਨੂਰਜਿਉਬਾਲਣੁਹਡਬਲੰਨ੍ਹਿ॥ਪੈਰੀਥ
ਕਾਂਸਿਰਿਜੁਲਾਂਜੇਮੂੰਪਿਰੀਮਿਲੰਨ੍ਹਿ॥੧੧੯॥ਤਨੁਨਤਪਾਇਤਨੂਰਜਿਉਬਾਲਣੁ
ਹਡਨਬਾਲਿ॥ਸਿਰਿਪੈਰੀਕਿਆਫੇੜਿਆਅੰਦਰਿਪਿਰੀਨਿਹਾਲਿ॥੧੨੦॥ਹ
ਉਢੂਢੇਦੀਸਜਣਾਸਜਣੁਮੈਡੇਨਾਲਿ॥ਨਾਨਕਅਲਖੁਨਲਖੀਐਗੁਰਮੁਖਿਦੇਇ
ਦਿਖਾਲਿ॥੧੨੧॥ਹੰਸਾਦੇਖਿਤਰੰਦਿਆਬਗਾਆਇਆਚਾਉ॥ਡੁਬਿਮੁਏਬ
ਗਬਪੁੜੇਸਿਰੁਤਲਿਉਪਰਿਪਾਉ॥੧੨੨॥ਮੈਜਾਣਿਆਵਡਹੰਸੁਹੈਤਾਂਮੈਕੀਤਾ
ਸੰਗੁ॥ਜੇਜਾਣਾਬਗੁਬਪੁੜਾਜਨਮਿਨਭੇੜੀਅੰਗੁ॥੧੨੩॥ਕਿਆਹੰਸੁਕਿਆ
ਬਗੁਲਾਜਾਕਉਨਦਰਿਧਰੇ॥ਜੇਤਿਸੁਭਾਵੈਨਾਨਕਾਕਾਗਹੁਹੰਸੁਕਰੇ॥੧੨੪॥ਸ
ਰਵਰਪੰਖੀਹੇਕੜੋਫਾਹੀਵਾਲਪਚਾਸ॥ਇਹੁਤਨੁਲਹਰੀਗਡੁਥਿਆਸਚੇਤੇ
ਰੀਆਸ॥੧੨੫॥ਕਵਣੁਸੁਅਖਰੁਕਵਣੁਗੁਣੁਕਵਣੁਸੁਮਣੀਆਮੰਤੁ॥ਕ
ਵਣੁਸੁਵੇਸੋਹਉਕਰੀਜਿਤੁਵਸਿਆਵੈਕੰਤੁ॥੧੨੬॥ਨਿਵਣੁਸੁਅਖਰੁਖਵ
ਣੁਗੁਣੁਜਿਹਬਾਮਣੀਆਮੰਤੁ॥ਏਤ੍ਰੈਭੈਣੇਵੇਸਕਰਿਤਾਂਵਸਿਆਵੀਕੰਤੁ॥੧੨
੭॥ਮਤਿਹੋਦੀਹੋਇਇਆਣਾ॥ਤਾਣਹੋਦੇਹੋਇਨਿਤਾਣਾ॥ਅਣਹੋਦੇਆ
ਪੁਵੰਡਾਏ॥ਕੋਐਸਾਭਗਤੁਸਦਾਏ॥੧੨੮॥ਇਕੁਫਿਕਾਨਗਾਲਾਇਸਭਨਾ
ਮੈਸਚਾਧਣੀ॥ਹਿਆਉਨਕੈਹੀਠਾਹਿਮਾਣਕਸਭਅਮੋਲਵੇ॥੧੨੯॥

ਸਭਨਾ ਮਨ ਮਾਣਿਕ ਠਾਹਣੁ ਮੂਲਿ ਮਚਾਂਗਵਾ ॥ ਜੇ ਤਉ ਪਿਰੀਆ ਦੀ ਸਿਕ ਹਿਆਉ ਨ ਠਾਹੇ ਕਹੀ ਦਾ ॥੧੩੦॥੧॥

ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ
ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ॥

ਸਵਯੇ ਸ੍ਰੀ ਮੁਖਬਾਕ੍ਯ ਮਹਲਾ ੫ ॥

ਆਦਿ ਪੁਰਖ ਕਰਤਾਰ ਕਰਣ ਕਾਰਣ ਸਭ ਆਪੇ ॥ ਸਰਬ ਰਹਿਓ ਭਰਪੂਰਿ ਸਗਲ ਘਟ ਰਹਿਓ ਬਿਆਪੇ ॥ ਬ੍ਯਾਪਤੁ ਦੇਖੀਐ ਜਗਤਿ ਜਾਨੈ ਕਉਨੁ ਤੇਰੀ ਗਤਿ ਸਰਬ ਕੀ ਰਖ੍ਯਾ ਕਰੈ ਆਪੇ ਹਰਿ ਪਤਿ ॥ ਅਬਿਨਾਸੀ ਅਬਿਗਤ ਆਪੇ ਆਪਿ ਉਤਪਤਿ ॥ ਏਕੈ ਤੂਹੀ ਏਕੈ ਅਨ ਨਾਹੀ ਤੁਮ ਭਤਿ ॥ ਹਰਿ ਅੰਤੁ ਨਾਹੀ ਪਾਰਾਵਾਰੁ ਕਉਨੁ ਹੈ ਕਰੈ ਬੀਚਾਰੁ ਜਗਤ ਪਿਤਾ ਹੈ ਸ੍ਰਬ ਪ੍ਰਾਨ ਕੋ ਅਧਾਰੁ ॥ ਜਨੁ ਨਾਨਕੁ ਭਗਤੁ ਦਰਿ ਤੁਲਿ ਬ੍ਰਹਮ ਸਮਸਰਿ ਏਕ ਜੀਹ ਕਿਆ ਬਖਾਨੈ ॥ ਹਾਂ ਕਿ ਬਲਿ ਬਲਿ ਬਲਿ ਬਲਿ ਸਦ ਬਲਿਹਾਰਿ ॥੧॥

ਅੰਮ੍ਰਿਤ ਪ੍ਰਵਾਹ ਸਰਿ ਅਤੁਲ ਭੰਡਾਰ ਭਰਿ ਪਰੈ ਹੀ ਤੇ ਪਰੈ ਅਪਰ ਅਪਾਰ ਪਰਿ ॥ ਆਪੁਨੋ ਭਾਵਨੁ ਕਰਿ ਮੰਤ੍ਰਿ ਨ ਦੂਸਰੋ ਧਰਿ ਓਪਤਿ ਪਰਲੌ ਏਕੈ ਨਿਮਖ ਤੁ ਘਰਿ ॥ ਆਨ ਨਾਹੀ ਸਮਸਰਿ ਉਜੀਆਰੋ ਨਿਰਮਰਿ ਕੋਟਿ ਪਰਾਛਤ ਜਾਹਿ ਨਾਮ ਲੀਏ ਹਰਿ ਹਰਿ ॥ ਜਨੁ ਨਾਨਕੁ ਭਗਤੁ ਦਰਿ ਤੁਲਿ ਬ੍ਰਹਮ ਸਮਸਰਿ ਏਕ ਜੀਹ ਕਿਆ ਬਖਾਨੈ ॥ ਹਾਂ ਕਿ ਬਲਿ ਬਲਿ ਬਲਿ ਬਲਿ ਸਦ ਬਲਿਹਾਰਿ ॥੨॥

ਸਗਲ ਭਵਨ ਧਾਰੇ ਏਕ ਥੇਂ ਕੀਏ ਬਿਸਥਾਰੇ ਪੂਰਿ ਰਹਿਓ ਸ੍ਰਬ ਮਹਿ ਆਪਿ ਹੈ ਨਿਰਾਰੋ ॥ ਹਰਿ ਗੁਨ ਨਾਹੀ ਅੰਤ ਪਾਰੇ ਜੀਅ ਜੰਤ ਸਭਿ ਥਾਰੇ ਸਗਲ ਕੋ ਦਾਤਾ ਏਕੈ ਅਲਖ ਮੁਰਾਰੋ ॥ ਆਪ ਹੀ ਧਾਰਨ ਧਾਰੇ ਕੁਦਰਤਿ ਹੈ ਦੇਖਾਰੇ ਬਰਨੁ ਚਿਹਨੁ ਨਾਹੀ ਮੁਖ ਨ ਮਸਾਰੋ ॥ ਜਨੁ ਨਾਨਕੁ ਭਗਤੁ ਦਰਿ ਤੁਲਿ ਬ੍ਰਹਮ ਸਮਸਰਿ ਏਕ ਜੀਹ ਕਿਆ ਬਖਾਨੈ ॥ ਹਾਂ ਕਿ ਬਲਿ ਬਲਿ ਬਲਿ ਬਲਿ ਸਦ ਬਲਿਹਾਰਿ ॥੩॥

ਸਰਬ ਗੁਣ ਨਿਧਾਨੰ ਕੀਮਤਿ ਨ ਗ੍ਯਾਨੰ ਧ੍ਯਾਨੰ ਊਚੇ ਤੇ ਊਚੌ ਜਾਨੀਜੈ ਪ੍ਰਭ ਤੇਰੋ ਥਾਨੰ ॥ ਮਨੁ ਧਨੁ ਤੇਰੋ ਪ੍ਰਾਨੰ ਏਕੈ ਸੂਤਿ ਹੈ ਜਹਾਨੰ ਕਵਨ ਉਪਮਾ ਦੇਉ ਬਡੇ ਤੇ ਬਡਾਨੰ ॥ ਜਾਨੈ ਕਉਨੁ ਤੇਰੋ ਭੇਉ ਅਲਖ ਅਪਾਰ ਦੇਉ ਅਕਲ ਕਲਾ ਹੈ ਪ੍ਰਭ ਸਰਬ ਕੋ ਧਾਨੰ ॥ ਜਨੁ ਨਾਨਕੁ ਭਗਤੁ ਦਰਿ ਤੁਲਿ ਬ੍ਰਹਮ ਸਮਸਰਿ ਏਕ ਜੀਹ ਕਿਆ ਬਖਾਨੈ ॥ ਹਾਂ ਕਿ ਬਲਿ ਬਲਿ ਬਲਿ ਬਲਿ ਸਦ ਬਲਿਹਾਰਿ ॥੪॥

ਨਿਰੰਕਾਰੁ ਆਕਾਰ ਅਛਲ ਪੂਰਨ ਅਬਿਨਾਸੀ ॥ ਹਰਖਵੰਤ ਆਨੰਤ ਰੂਪ ਨਿਰਮਲ ਬਿਗਾਸੀ ॥ ਗੁਣ ਗਾਵਹਿ ਬੇਅੰਤ ਅੰਤੁ ਇਕੁ ਤਿਲੁ ਨਹੀ ਪਾਸੀ ॥ ਜਾ ਕਉ ਹੋਂਹਿ ਕ੍ਰਿਪਾਲ ਸੁ ਜਨੁ ਪ੍ਰਭ ਤੁਮਹਿ ਮਿਲਾਸੀ ॥ ਧੰਨਿ ਧੰਨਿ ਤੇ ਧੰਨਿ ਜਨ ਜਿਹ ਕ੍ਰਿਪਾਲੁ ਹਰਿ ਹਰਿ ਭਯਉ ॥ ਹਰਿ ਗੁਰੁ ਨਾਨਕੁ ਜਿਨ ਪਰਸਿਅਉ ਸਿ ਜਨਮ ਮਰਣ ਦੁਹ ਥੇ ਰਹਿਓ ॥੫॥

ਸਤਿ ਸਤਿ ਹਰਿ ਸਤਿ ਸਤਿ ਸਤੇ ਸਤਿ ਭਣੀਐ ॥ ਦੂਸਰ ਆਨ ਨ ਅਵਰੁ ਪੁਰਖੁ ਪਊਰਾਤਨੁ ਸੁਣੀਐ ॥ ਅੰਮ੍ਰਿਤੁ ਹਰਿ ਕੋ ਨਾਮੁ ਲੈਤ ਮਨਿ ਸਭ ਸੁਖ ਪਾਏ ॥ ਜੇਹ ਰਸਨ ਚਾਖਿਓ ਤੇਹ ਜਨ ਤ੍ਰਿਪਤਿ ਅਘਾਏ ॥ ਜਿਹ ਠਾਕੁਰੁ ਸੁਪ੍ਰਸੰਨੁ ਭਯਉ ਸਤਸੰਗਤਿ ਤਿਹ ਪਿਆਰੁ ॥ ਹਰਿ ਗੁਰੁ ਨਾਨਕੁ ਜਿਨ ਪਰਸਿਓ ਤਿਨ ਸਭ ਕੁਲ ਕੀਓ ਉਧਾਰੁ ॥੬॥

ਸਚੁ ਸਭਾ ਦੀਬਾਣੁ ਸਚੁ ਸਚੇ ਪਹਿ ਧਰਿਓ ॥ ਸਚੈ ਤਖਤਿ ਨਿਵਾਸੁ ਸਚੁ ਤਪਾਵਸੁ ਕਰਿਓ ॥ ਸਚਿ ਸਿਰਜਿਓ ਸੰਸਾਰੁ ਆਪਿ ਆਭੁਲੁ ਨ ਭੁਲਉ ॥ ਰਤਨੁ ਨਾਮੁ ਅਪਾਰੁ ਕੀਮ ਨਹੁ ਪਵੈ ਅਮੁਲਉ ॥ ਜਿਹ ਕ੍ਰਿਪਾਲੁ ਹੋਯਉ ਗੋਬਿੰਦੁ ਸਰਬ ਸੁਖ ਤਿਨਹੂ ਪਾਏ ॥ ਹਰਿ ਗੁਰੁ ਨਾਨਕੁ ਜਿਨ ਪਰਸਿਓ ਤੇ ਬਹੁੜਿ ਫਿਰਿ ਜੋਨਿ ਨ ਆਏ ॥੭॥

ਕਵਨੁ ਜੋਗੁ ਕਉਨੁ ਗ੍ਯਾਨੁ ਧ੍ਯਾਨੁ ਕਵਨ ਬਿਧਿ ਉਸ੍ਤਤਿ ਕਰੀਐ ॥ ਸਿਧ ਸਾਧਿਕ ਤੇਤੀਸ ਕੋਰਿ ਤਿਰੁ ਕੀਮ ਨ ਪਰੀਐ ॥ ਬ੍ਰਹਮਾਦਿਕ ਸਨਕਾਦਿ ਸੇਖ ਗੁਣ ਅੰਤੁ ਨ ਪਾਏ ॥ ਅਗਹੁ ਗਹਿਓ ਨਹੀ ਜਾਇ ਪੂਰਿ ਸ੍ਰਬ ਰਹਿਓ ਸਮਾਏ ॥ ਜਿਹ ਕਾਟੀ ਸਿਲਕ ਦਯਾਲ ਪ੍ਰਭਿ ਸੇਇ ਜਨ ਲਗੇ ਭਗਤੇ ॥ ਹਰਿ ਗੁਰੁ ਨਾਨਕੁ ਜਿਨ ਪਰਸਿਓ ਤੇ ਇਤ ਉਤ ਸਦਾ ਮੁਕਤੇ ॥੮॥

ਪ੍ਰਭ ਦਾਤਉ ਦਾਤਾਰ ਪਰ੍ਯਿਉ ਜਾਚਕੁ ਇਕੁ ਸਰਨਾ ॥ ਮਿਲੈ ਦਾਨੁ ਸੰਤ ਰੇਨ ਜੇਹ ਲਗਿ ਭਉਜਲੁ ਤਰਨਾ ॥ ਬਿਨਤਿ ਕਰਉ ਅਰਦਾਸਿ ਸੁਨਹੁ ਜੇ ਠਾਕੁਰ ਭਾਵੈ ॥ ਦੇਹੁ ਦਰਸੁ ਮਨਿ ਚਾਉ ਭਗਤਿ ਇਹੁ ਮਨੁ ਠਹਰਾਵੈ ॥ ਬਲਿਓ ਚਰਾਗੁ ਅੰਧ੍ਯਾਰ ਮਹਿ ਸਭ ਕਲਿ ਉਧਰੀ ਇਕ ਨਾਮ ਧਰਮ ॥ ਪ੍ਰਗਟੁ ਸਗਲ ਹਰਿ ਭਵਨ ਮਹਿ ਜਨੁ ਨਾਨਕੁ ਗੁਰੁ ਪਾਰਬ੍ਰਹਮ ॥੯॥

ਸਵਯੇਸ੍ਰੀਮੁਖਬਾਕ੍ਯਮਹਲਾ੫ ੧ਓਸਤਿਗੁਰਪ੍ਰਸਾਦਿ॥
ਕਾਚੀਦੇਹਮੋਹਫੁਨਿਬਾਂਧੀਸਠਕਠੋਰਕੁਚੀਲਕੁਗਿਆਨੀ॥ਧਾਵਤਭ੍ਰਮਤਰਹਨੁ
ਨਹੀਪਾਵਤਪਾਰਬ੍ਰਹਮਕੀਗਤਿਨਹੀਜਾਨੀ॥ਜੋਬਨਰੂਪਮਾਇਆਮਦਮਾਤਾਬਿਚਰ
ਤਬਿਕਲਬਡੌਅਭਿਮਾਨੀ॥ਪਰਧਨਪਰਅਪਵਾਦਨਾਰਿਨਿੰਦਾਯਹਮੀਠੀਜੀ
ਅਮਾਹਿਹਿਤਾਨੀ॥ਬਲਬੰਚਛਪਿਕਰਤਉਪਾਵਾਪੇਖਤਸੁਨਤਪ੍ਰਭਅੰਤਰਜਾ
ਮੀ॥ਸੀਲਧਰਮਦਯਾਸੁਚਨਾਸ੍ਤਿਆਇਓਸਰਨਿਜੀਅਕੇਦਾਨੀ॥ਕਾਰਣਕਰ
ਣਸਮਰਥਸਿਰੀਧਰਰਾਖਿਲੇਹੁਨਾਨਕਕੇਸੁਆਮੀ॥੧॥ਕੀਰਤਿਕਰਨਸਰਨਮ
ਨਮੋਹਨਜੋਹਨਪਾਪਬਿਦਾਰਨਕਉ॥ਹਰਿਤਾਰਨਤਰਨਸਮਥਸਭੈਬਿਧਿਕੁਲ
ਹਸਮੁਧਰਉਧਾਰਨਸਉ॥ਚਿਤਚੇਤਿਅਚੇਤਜਾਨਿਸਤਸੰਗਤਿਭਰਮਅਧੇਰਮੋਹਿ
ਓਕਤਧੰਉ॥ਮੂਰਤਘਰੀਚਸਾਪਲੁਸਿਮਰਨਰਾਮਨਾਮਰਸਨਾਸੰਗਿਲਉ॥ਹੋਛ
ਉਕਾਜੁਅਲਪਸੁਖਬੰਧਨਕੋਟਿਜਨੰਮਕਹਾਦੁਖਭੰਉ॥ਸਿਖ੍ਯਾਸੰਤਨਾਮਭਜੁਨਾ
ਨਕਰਾਮਰੰਗਿਆਤਮਸਿਉਰੰਉ॥੨॥ਰੰਚਕਰੇਤਖੇਤਤਨਿਨਿਰਮਿਤਦੁਰਲਭਦੇ
ਹਸਵਾਰਿਧਰੀ॥ਖਾਨਪਾਨਸੋਧੇਸੁਖਭੁੰਚਤਸੰਕਟਕਾਟਿਬਿਪਤਿਹਰੀ॥ਮਾਤਪਿ
ਤਾਭਾਈਅਰੁਬੰਧਪਬੂਝਨਕੀਸਭਸੂਝਪਰੀ॥ਬਰਧਮਾਨਹੋਵਤਦਿਨਪ੍ਰਤਿਨਿ
ਤਆਵਤਨਿਕਟਿਬਿਖੰਮਜਰੀ॥ਰੇਗੁਨਹੀਨਦੀਨਮਾਇਆਕ੍ਰਿਮਸਿਮਰਿਸੁਆ
ਮੀਏਕਘਰੀ॥ਕਰੁਗਹਿਲੇਹੁਕ੍ਰਿਪਾਲਕ੍ਰਿਪਾਨਿਧਿਨਾਨਕਕਾਟਿਭਰੰਮਭਰੀ॥੩॥
ਰੇਮਨਮੂਸਬਿਲਾਮਹਿਗਰਬਤਕਰਤਬਕਰਤਮਹਾਂਮੁਘਨੰ॥ਸੰਪਤਦੋਲਝੋਲ
ਸੰਗਿਝੂਲਤਮਾਇਆਮਗਨਭ੍ਰਮਤਘੁਘਨੰ॥ਸੁਤਬਨਿਤਾਸਾਜਨਸੁਖਬੰਧਪਤ
ਾਸਿਉਮੋਹੁਬਾਢਿਓਸੁਘਨੰ॥ਬੋਇਓਬੀਜੁਅਹੰਮਮਅੰਕੁਰੁਬੀਤਤਅਉਧਕ
ਰਤਅਘਨੰ॥ਮਿਰਤੁਮੰਜਾਰਪਸਾਰਿਮੁਖੁਨਿਰਖਤਭੁੰਚਤਭੁਗਤਿਭੂਖਭੁਖਨੰ॥
ਸਿਮਰਿਗੁਪਾਲਦਇਆਲਸਤਸੰਗਤਿਨਾਨਕਜਗੁਜਾਨਤਸੁਪਨੰ॥੪॥ਦੇਹਨ
ਗੇਹਨਨੇਹਨਨੀਤਾਮਾਇਆਮਤਕਹਾਲਉਗਾਰਹੁ॥ਛਤ੍ਰਨਪਤ੍ਰਨਚਉਰਨਚਾਵ
ਰਬਹਤੀਜਾਤਰਿਦੈਨਬਿਚਾਰਹੁ॥ਰਥਨਅਸ੍ਵਨਗਜਸਿੰਘਾਸਨਛਿਨਮਹਿਤਿ

ਆਗਤਨਾਂਗਸਿਧਾਰਹੁ॥ਸੂਰਨਬੀਰਨਮੀਰਨਖਾਨਮਸੰਗਿਨਕੋਊਦ੍ਰਿਸਟਿਨਿਹਾ
ਰਹੁ॥ਕੋਟਨਓਟਨਕੋਸਨਛੋਟਾਕਰਤਬਿਕਾਰਦੋਊਕਰਝਾਰਹੁ॥ਮਿਤ੍ਰਨਪੁਤ੍ਰਕਲ ੭੧੮
ਤ੍ਰਸਾਜਨਸਖਉਲਟਤਜਾਤਬਿਰਖਕੀਛਾਂਰਹੁ॥ਦੀਨਦਯਾਲਪੁਰਖਪ੍ਰਭਪੂਰ
ਨਛਿਨਛਿਨਸਿਮਰਹੁਅਗਮਅਪਾਰਹੁ॥ਸ੍ਰੀਪਤਿਨਾਥਸਰਣਿਨਾਨਕਜਨਹੇਭ
ਗਵੰਤਕ੍ਰਿਪਾਕਰਿਤਾਰਹੁ॥੫॥ਪ੍ਰਾਨਮਾਨਦਾਨਮਗਜੋਹਨਹੀਤੁਚੀਤੁਦੇਲੇਲੇ
ਪਾਰੀ॥ਸਾਜਨਸੈਨਮੀਤਸੁਤਭਾਈਤਾਹੂਤੇਲੇਰਖੀਨਿਰਾਰੀ॥ਧਾਵਨਪਾਵਨਕੂ
ਰਕਮਾਵਨਇਹਬਿਧਿਕਰਤਅਉਧਤਨਜਾਰੀ॥ਕਰਮਧਰਮਸੰਜਮਸੁਚਿਨੇਮ
ਚੰਚਲਸੰਗਿਸਗਲਬਿਧਿਹਾਰੀ॥ਪਸੁਪੰਖੀਬਿਰਖਅਸਥਾਵਰਬਹੁਬਿਧਿ
ਜੋਨਿਭ੍ਰਮਿਓਅਤਿਭਾਰੀ॥ਖਿਨੁਪਲੁਚਸਾਨਾਮੁਨਹੀਸਿਮਰਿਓਦੀਨਾਨਾਥਪ੍ਰਾ
ਨਪਤਿਸਾਰੀ॥ਖਾਨਪਾਨਮੀਠਰਸਭੋਜਨਅੰਤਕੀਬਾਰਹੋਤਕਤਖਾਰੀ॥ਨਾਨਕ
ਸੰਤਚਰਨਸੰਗਿਉਧਰੇਹੋਰਿਮਾਇਆਮਗਨਚਲੇਸਭਿਡਾਰੀ॥੬॥ਬ੍ਰਹਮਾ
ਦਿਕਸਿਵਛੰਦਮੁਨੀਸੁਰਰਸਕਿਰਸਕਿਠਾਕੁਰਗੁਨਗਾਵਤ॥ਇੰਦ੍ਰਮੁਨਿੰਦ੍ਰਖੋ
ਜਤੇਗੋਰਖਧਰਣਿਗਗਨਆਵਤਫੁਨਿਧਾਵਤ॥ਸਿਧਮਨੁਖ੍ਯਦੇਵਅਰੁਦਾਨ
ਵਇਕੁਤਿਲੁਤਾਕੋਮਰਮੁਨਪਾਵਤ॥ਪ੍ਰਿਅਪ੍ਰਭਪ੍ਰੀਤਿਪ੍ਰੇਮਰਸਭਗਤੀਹਰਿਜਨ
ਤਾਕੈਦਰਸਿਸਮਾਵਤ॥ਤਿਸਹਿਤਿਆਗਿਆਨਕਉਜਾਚਹਿਮੁਖਦੰਤਰਸਨ
ਸਗਲਘਸਿਜਾਵਤ॥ਰੇਮਨਮੂੜ੍ਰਸਿਮਰਿਸੁਖਦਾਤਾਨਾਨਕਦਾਸਤੁਝਹਿਸਮ
ਝਾਵਤ॥੭॥ਮਾਇਆਰੰਗਬਿਰੰਗਕਰਤਭ੍ਰਮਮੋਹਕੈਕੂਪਿਗੁਬਾਰਿਪਰਿਓਹੈ
॥ਏਤਾਗਬੁਅਕਾਸਿਨਮਾਵਤਬਿਸਟਾਅਸ੍ਤਕ੍ਰਿਮਿਉਦਰੁਭਰਿਓਹੈ॥ਦਹਦਿ
ਸਧਾਇਮਹਾਬਿਖਿਆਕਉਪਰਧਨਛੀਨਿਅਗਿਆਨਹਰਿਓਹੈ॥ਜੋਬਨਬੀ
ਤਿਜਰਾਰੋਗਿਗ੍ਰਸਿਓਜਮਦੂਤਨਡੰਨੁਮਿਰਤੁਮਰਿਓਹੈ॥ਅਨਿਕਜੋਨਿਸੰਕਟ
ਨਰਕਭੁੰਚਤਸਾਸਨਦੂਖਗਰਤਿਗਰਿਓਹੈ॥ਪ੍ਰੇਮਭਗਤਿਉਧਰਹਿਸੇਨਾਨਕਕ
ਰਿਕਿਰਪਾਸੰਤੁਆਪਿਕਰਿਓਹੈ॥੮॥ਗੁਣਸਮੂਹਫਲਸਗਲਮਨੋਰਥਪੂਰ
ਨਹੋਈਆਸਹਮਾਰੀ॥ਅਉਖਧਮੰਤ੍ਰਤੰਤ੍ਰਪਰਦੁਖਹਰਸਰਬਰੋਗਖੰਡਣਗੁਣ

ਕਾਰੀ॥ਕਾਮੁਕ੍ਰੋਧੁਮਦਮਤਸਰਤ੍ਰਿਸਨਾਬਿਨਸਿਜਾਹਿਹਰਿਨਾਮੁਉਚਰੀ॥ਇਸਨਾਨਦਾ
ਨਤਾਪਨਸੁਚਿਕਿਰਿਆਚਰਣਕਮਲਹਿਰਦੈਪ੍ਰਭਧਾਰੀ॥ਸਾਜਨਮੀਤਸਖਾਹਰਿਬੰ
ਧਪਜੀਅਧਾਨਪ੍ਰਭਪ੍ਰਾਨਅਧਾਰੀ॥ਓਟਗਹੀਸੁਆਮੀਸਮਰਥਹਨਾਨਕਦਾਸਸਦਾ
ਬਲਿਹਾਰੀ॥੯॥ਆਵਧਕਟਿਓਨਜਾਤਪ੍ਰੇਮਰਸਚਰਨਕਮਲਸੰਗਿ॥ਦਾਵਨਿਬੰ
ਧਿਓਨਜਾਤਬਿਧੇਮਨਦਰਸਮਗਿ॥ਪਾਵਕਜਰਿਓਨਜਾਤਰਹਿਓਜਨਧੂਰਿਲ
ਗਿ॥ਨੀਰੁਨਸਾਕਸਿਬੋਰਿਚਲਹਿਹਰਿਪੰਥਿਪਗਿ॥ਨਾਨਕਰੋਗਦੋਖਅਘਮੋਹਛਿ
ਦੇਹਰਿਨਾਮਖਗਿ॥੧॥੧੦॥ਉਦਮੁਕਰਿਲਾਗੇਬਹੁਭਾਤੀਬਿਚਰਹਿਅਨਿਕਸਾਸ
ਤ੍ਰਬਹੁਖਟੂਆ॥ਭਸਮਲਗਾਇਤੀਰਥਬਹੁਭ੍ਰਮਤੇਸੂਖਮਦੇਹਬੰਧਹਿਬਹੁਜਟੂ
ਆ॥ਬਿਨੁਹਰਿਭਜਨਸਗਲਦੁਖਪਾਵਤਜਿਉਪ੍ਰੇਮਬਢਾਇਸੂਤਕੇਹਟੂਆ॥
ਪੂਜਾਚਕ੍ਰਕਰਤਸੋਮਪਾਕਾਅਨਿਕਭਾਂਤਿਥਾਟਹਿਕਰਿਥਟੂਆ॥੨॥੧੧॥੨੦॥

ਸਵਈਏਮਹਲੇਪਹਿਲੇਕੇ੧ ੴਸਤਿਗੁਰਪ੍ਰਸਾਦਿ॥

ਇਕਮਨਿਪੁਰਖੁਧਿਆਇਬਰਦਾਤਾ॥ਸੰਤਸਹਾਰੁਸਦਾਬਿਖਿਆਤਾ॥ਤਾਸੁਚਰਨ
ਲੇਰਿਦੈਬਸਾਵਉ॥ਤਉਪਰਮਗੁਰੂਨਾਨਕਗੁਨਗਾਵਉ॥੧॥ਗਾਵਉਗੁਨਪਰਮਗੁ
ਰੂਸੁਖਸਾਗਰਦੁਰਤਨਿਵਾਰਣਸਬਦਸਰੇ॥ਗਾਵਹਿਗੰਭੀਰਧੀਰਮਤਿਸਾਗਰਜੋ
ਗੀਜੰਗਮਧਿਆਨੁਧਰੇ॥ਗਾਵਹਿਇੰਦ੍ਰਾਦਿਭਗਤਪ੍ਰਹਿਲਾਦਿਕਆਤਮਰਸੁਜਿ
ਨਿਜਾਣਿਓ॥ਕਬਿਕਲਸੁਜਸੁਗਾਵਉਗੁਰਨਾਨਕਰਾਜੁਜੋਗੁਜਿਨਿਮਾਣਿਓ॥੨॥
ਗਾਵਹਿਜਨਕਾਦਿਜੁਗਤਿਜੋਗੇਸੁਰਹਰਿਰਸਪੂਰਨਸਰਬਕਲਾ॥ਗਾਵਹਿਸਨ
ਕਾਦਿਸਾਧਸਿਧਾਦਿਕਮੁਨਿਜਨਗਾਵਹਿਅਛਲਛਲਾ॥ਗਾਵੈਗੁਣਧੋਮੁਅ
ਟਲਮੰਡਲਵੈਭਗਤਿਭਾਇਰਸੁਜਾਣਿਓ॥ਕਬਿਕਲਸੁਜਸੁਗਾਵਉਗੁਰਨਾਨ
ਕਰਾਜੁਜੋਗੁਜਿਨਿਮਾਣਿਓ॥੩॥ਗਾਵਹਿਕਪਿਲਾਦਿਆਦਿਜੋਗੇਸੁਰਅਪਰੰਪ
ਰਅਵਤਾਰਵਰੋ॥ਗਾਵੈਜਮਦਗਨਿਪਰਸਰਾਮੇਸੁਰਕਰਕੁਠਾਰੁਰਘੁਤੇਜੁਹਰਿਓ॥
ਉਧੌਅਕ੍ਰੂਰੁਬਿਦਰੁਗੁਣਗਾਵੈਸਰਬਾਤਮੁਜਿਨਿਜਾਣਿਓ॥ਕਬਿਕਲਸੁਜਸੁ

ਗਾਵਉਗੁਰਨਾਨਕਰਾਜੁਜੋਗੁਜਿਨਿਮਾਣਿਓ॥੪॥ਗਾਵਹਿਗੁਣਬਰਨਚਾਰਖਟ
ਦਰਸਨਬ੍ਰਹਮਾਦਿਕਸਿਮਰੰਥਿਗੁਨਾ॥ਗਾਵੈਗੁਣਸੇਸੁਸਹਸਜਿਹਬਾਰਸਆਦਿ
ਅੰਤਿਲਿਵਲਾਗਿਧੁਨਾ॥ਗਾਵੈਗੁਣਮਹਾਦੇਉਬੈਰਾਗੀਜਿਨਿਧਿਆਨਨਿਰੰਤ
ਰਿਜਾਣਿਓ॥ਕਬਿਕਲਸੁਜਸੁਗਾਵਉਗੁਰਨਾਨਕਰਾਜੁਜੋਗੁਜਿਨਿਮਾਣਿਓ॥੫॥
ਰਾਜੁਜੋਗੁਮਾਣਿਓਬਸਿਓਨਿਰਵੈਰੁਰਿਦੰਤਰਿ॥ਸ੍ਰਿਸਟਿਸਗਲਉਧਰੀਨਾਮਿਲੇ
ਤਰਿਓਨਿਰੰਤਰਿ॥ਗੁਣਗਾਵਹਿਸਨਕਾਦਿਆਦਿਜਨਕਾਦਿਜੁਗਹਲਗਿ॥ਧੰ
ਨਿਧੰਨਿਗੁਰੁਧੰਨਿਜਨਮੁਸਕਯਥੁਭਲੌਜਗਿ॥ਪਾਤਾਲਪੁਰੀਜੈਕਾਰਧੁਨਿਕ
ਬਿਜਨਕਲਵਖਾਣਿਓ॥ਹਰਿਨਾਮਰਸਿਕਨਾਨਕਗੁਰਰਾਜਜੋਗੁਤੈਮਾਣਿਓ॥੬
॥ਸਤਜੁਗਿਤੈਮਾਣਿਓਛਲਿਓਬਲਿਬਾਵਨਭਾਇਓ॥ਤ੍ਰੇਤੈਤੈਮਾਣਿਓਰਾਮੁ
ਰਘੁਵੰਸੁਕਹਾਇਓ॥ਦੁਆਪੁਰਿਕ੍ਰਿਸਨਮੁਰਾਰਿਕੰਸੁਕਿਰਤਾਰਥੁਕੀਓ॥ਉ
ਗ੍ਰਸੈਣਕਉਰਾਜੁਅਭੈਭਗਤਹਜਨਦੀਓ॥ਕਲਿਜੁਗਿਪ੍ਰਮਾਣੁਨਾਨਕਗੁਰੁਅੰ
ਗਦੁਅਮਰੁਕਹਾਇਓ॥ਸ੍ਰੀਗੁਰੂਰਾਜੁਅਬਿਚਲੁਅਟਲੁਆਦਿਪੁਰਖਿਫੁਰਮ
ਾਇਓ॥੭॥ਗੁਣਗਾਵੈਰਵਿਦਾਸੁਭਗਤੁਜੈਦੇਵਤ੍ਰਿਲੋਚਨ॥ਨਾਮਾਭਗਤੁਕਬੀ
ਰੁਸਦਾਗਾਵਹਿਸਮਲੋਚਨ॥ਭਗਤੁਬੇਣਿਗੁਣਰਵੈਸਹਜਿਆਤਮਰੰਗੁਮਾਣੈ
॥ਜੋਗਧਿਆਨਿਗੁਰਗਿਆਨਿਬਿਨਾਪ੍ਰਭਅਵਰੁਨਜਾਣੈ॥ਸੁਖਦੇਉਪਰੀਖਤੁ
ਗੁਣਰਵੈਗੋਤਮਰਿਖਿਜਸੁਗਾਇਓ॥ਕਬਿਕਲਸੁਜਸੁਨਾਨਕਗੁਰਨਿਤਨਵਤਨੁ
ਜਗਿਛਾਇਓ॥੮॥ਗੁਣਗਾਵਹਿਪਾਯਾਲਿਭਗਤਨਾਗਾਦਿਭੁਯੰਗਮ॥ਮਹਾ
ਦੇਉਗੁਣਰਵੈਸਦਾਜੋਗੀਜਤਿਜੰਗਮ॥ਗੁਣਗਾਵੈਮੁਨਿਬ੍ਯਾਸੁਜਿਨਿਬੇਦਬ੍ਯਾਕਰ
ਣਬੀਚਾਰਿਅ॥ਬ੍ਰਹਮਾਗੁਣਉਚਰੈਜਿਨਿਹੁਕਮਿਸਭਸ੍ਰਿਸਟਿਸਵਾਰੀਅ॥
ਬ੍ਰਹਮੰਡਖੰਡਪੂਰਨਬ੍ਰਹਮੁਗੁਣਨਿਰਗੁਣਸਮਜਾਣਿਓ॥ਜਪੁਕਲਸੁਜਸੁਨਾ
ਨਕਗੁਰਸਹਜੁਜੋਗੁਜਿਨਿਮਾਣਿਓ॥੯॥ਗੁਣਗਾਵਹਿਨਵਨਾਥਧੰਨਿਗੁਰੁਸਾ
ਚਿਸਮਾਇਓ॥ਮਾਂਧਾਤਾਗੁਣਰਵੈਜੇਨਚਕ੍ਰਵੈਕਹਾਇਓ॥ਗੁਣਗਾਵੈਬਲਿਰਾ
ਉਸਪਤਪਾਤਾਲਿਬਸੰਤੌ॥ਭਰਥਰਿਗੁਣਉਚਰੈਸਦਾਗੁਰਸੰਗਿਰਹੰਤੌ॥ਦੂਰ

ਬਾਪੁਰਉਅੰਗਰੈਗੁਰਨਾਨਕਜਸੁਗਾਇਓ॥ਕਬਿਕਲਸੁਜਸੁਨਾਨਕਗੁਰਮਹਿ
ਘਟਿਸਹਜਿਸਮਾਇਓ॥੧੦॥

ਸਵਈਏਮਹਲੇਦੂਜੇਕੇ੨ ੧ੴਸਤਿਗੁਰਪ੍ਰਸਾਦਿ॥

ਸੋਈਪੁਰਖੁਧੰਨੁਕਰਤਾਕਾਰਣਕਰਤਾਰੁਕਰਣਸਮਰਥੋ॥ਸਤਿਗੁਰੂਧੰਨੁਨਾਨਕੁਮਸ
ਤਕਿਤੁਮਧਰਿਓਜਿਨਿਹਥੋ॥ਤਧਰਿਓਮਸਤਕਿਹਥੁਸਹਜਿ॥ਅਮਿਉਵੁਠਉਛ
ਜਿਸੁਰਿਨਰਗਣਮੁਨਿਬੋਹਿਯਅਗਾਜਿ॥ਮਾਰਿਓਕੰਟਕੁਕਾਲੁਗਰਜਿਧਾਵਤੁ
ਲੀਓਬਰਜਿਪੰਚਭੂਤਏਕਘਰਿਰਾਖਿਲੇਸਮਜਿ॥ਜਗੁਜੀਤਉਗੁਰਦੁਆਰਿ
ਖੇਲਹਿਸਮਤਸਾਰਿਰਥੁਉਨਮਨਿਲਿਵਰਾਖਿਨਿਰੰਕਾਰਿ॥ਕਹੁਕੀਰਤਿਕਲਸ
ਹਾਰਸਪਤਦੀਪਮਝਾਰਲਹਣਾਜਗਤ੍ਰਗੁਰੁਪਰਸਿਮੁਰਾਰਿ॥੧॥ਜਾਕੀਦ੍ਰਿਸਟਿ
ਅੰਮ੍ਰਿਤਧਾਰਕਾਲੁਖਖਨਿਉਤਾਰਤਿਮਰਅਗਿਆਨਜਾਹਿਦਰਸਦੁਆਰ॥ਓਇਜੁ
ਸੇਵਹਿਸਬਦੁਸਾਰੁਗਾਖੜੀਬਿਖਮਕਾਰਤੇਨਰਭਵਉਤਾਰਿਕੀਏਨਿਰਭਾਰ॥
ਸਤਸੰਗਤਿਸਹਜਸਾਰਿਜਾਗੀਲੇਗੁਰਬੀਚਾਰਿਨਿੰਮਰੀਭੂਤਸਦੀਵਪਰਮਪਿ
ਆਰਿ॥ਕਹੁਕੀਰਤਿਕਲਸਹਾਰਸਪਤਦੀਪਮਝਾਰਲਹਣਾਜਗਤ੍ਰਗੁਰੁਪਰਸਿ
ਮੁਰਾਰਿ॥੨॥ਤੈਤਉਦ੍ਰਿੜਿਓਨਾਮੁਅਪਾਰੁ॥ਬਿਮਲਜਾਸੁਬਿਥਾਰੁਸਾਧਿਕਸਿ
ਧਸੁਜਨਜੀਆਕੋਅਧਾਰੁ॥ਤੂਤਾਜਨਿਕਰਾਜਾਅਉਤਾਰੁਸਬਦੁਸੰਸਾਰਿਸਾਰੁਰ
ਹਹਿਜਗਤ੍ਰਜਲਪਦਮਬੀਚਾਰ॥ਕਲਿਪਤਰੁਰੋਗਬਿਦਾਰੁਸੰਸਾਰਤਾਪਨਿਵ
ਰੁਆਤਮਾਤ੍ਰਿਬਿਧਿਤੇਰੈਏਕਲਿਵਤਾਰ॥ਕਹੁਕੀਰਤਿਕਲਸਹਾਰਸਪਤਦੀਪ
ਮਝਾਰਲਹਣਾਜਗਤ੍ਰਗੁਰੁਪਰਸਿਮੁਰਾਰਿ॥੩॥ਤੈਤਾਹਦਰਥਿਪਾਇਓਮਾਨੁਸੇਵਿ
ਆਗੁਰੁਪਰਵਾਨੁਸਾਧਿਅਜਗਰੁਜਿਨਿਕੀਆਉਨਮਾਨੁ॥ਹਰਿਹਰਿਦਰਸਸਮਾ
ਨਆਤਮਾਵੰਤਗਿਆਨਜਾਣੀਅਅਕਲਗਤਿਗੁਰਪਰਵਾਨ॥ਜਾਕੀਦ੍ਰਿਸ
ਟਿਅਚਲਠਾਣਬਿਮਲਬੁਧਿਸੁਥਾਨਪਹਿਰਿਸੀਲਸਨਾਹੁਸਕਤਿਬਿਦਾਰਿ॥
ਕਹੁਕੀਰਤਿਕਲਸਹਾਰਸਪਤਦੀਪਮਝਾਰਲਹਣਾਜਗਤ੍ਰਗੁਰੁਪਰਸਿਮੁਰਾਰਿ॥
੪॥ਦ੍ਰਿਸਟਿਧਰਤਤਮਹਰਨਦਹਨਅਘਪਾਪਪ੍ਰਨਾਸਨ॥ਸਬਦਸੂਰਬਲਵੰ

ਤਕਾਮਅਰੁਕ੍ਰੋਧਬਿਨਾਸਨ॥ਲੋਭਮੋਹਵਸਿਕਰਣਸਰਣਜਾਚਿਕਪ੍ਰਤਿਪਾਲਣ
॥ਆਤਮਰਤਸੰਗ੍ਰਹਣਕਹਣਅੰਮ੍ਰਿਤਕਲਢਾਲਣ॥ਸਤਿਗੁਰੂਕਲਸਤਿਗੁਰ
ਤਿਲਕੁਸਤਿਲਾਗੈਸੋਪੈਤਰੈ॥ਗੁਰੁਜਗਤਫਿਰਣਸੀਹਅੰਗਰਉਰਾਜੁਜੋਗੁਲ
ਹਣਾਕਰੈ॥੫॥ਸਦਾਅਕਲਲਿਵਰਹੈਕਰਨਸਿਉਇਛਾਚਾਰਹ॥ਦ੍ਰੁਮਸਪੂਰ
ਜਿਉਨਿਵੈਖਵੈਕਸੁਬਿਮਲਬੀਚਾਰਹ॥ਇਹੈਤਤੁਜਾਣਿਓਸਰਬਗਤਿਅ
ਲਖੁਬਿਡਾਣੀ॥ਸਹਜਭਾਇਸੰਚਿਓਕਿਰਣਿਅੰਮ੍ਰਿਤਕਲਬਾਣੀ॥ਗੁਰਗ
ਮਿਪ੍ਰਮਾਣੁਤੈਪਾਇਓਸਤੁਸੰਤੋਖੁਗ੍ਰਾਹਜਿਲਯੌ॥ਹਰਿਪਰਸਿਓਕਲੁਸਮੁਲ
ਵੈਜਨਦਰਸਨੁਲਹਣੇਭਯੌ॥੬॥ਮਨਿਬਿਸਾਸੁਪਾਇਓਗਹਰਿਗਹੁਹਦਰਥਿ
ਦੀਓ॥ਗਰਲਨਾਸੁਤਨਿਨਠਯੋਅਮਿਉਅੰਤਰਗਤਿਪੀਓ॥ਰਿਦਿਬਿਗਾਸੁ
ਜਾਗਿਓਅਲਖਿਕਲਧਾਰੀਜੁਗੰਤਰਿ॥ਸਤਿਗੁਰੁਸਹਜਸਮਾਧਿਰਵਿਓਸਾ
ਮਾਨਿਨਿਰੰਤਰਿ॥ਉਦਾਰਉਚਿਤਦਾਰਿਦਹਰਨਪਿਖੰਤਿਹਕਲਮਲਤ੍ਰਸਨ॥
ਸਦਰੰਗਿਸਹਜਿਕਲੁਉਚਰੈਜਸੁਜੰਪਉਲਹਣੇਰਸਨ॥੭॥ਨਾਮੁਅਵਖਧੁ
ਨਾਮੁਆਧਾਰੁਅਰੁਨਾਮੁਸਮਾਧਿਸੁਖੁਸਦਾਨਾਮਨੀਸਾਣੁਸੋਹੈ॥ਰੰਗਿਰਤੌਨਾਮਸਿ
ਉਕਲਨਾਮੁਸੁਰਿਨਰਹਬੋਹੈ॥ਨਾਮੁਪਰਸੁਜਿਨਿਪਾਇਓਸਤੁਪ੍ਰਗਟਿਓਰ
ਵਿਲੋਇ॥ਦਰਸਨਿਪਰਸਿਐਗੁਰੂਕੈਅਠਸਠਿਮਜਨੁਹੋਇ॥੮॥ਸਚੁਤੀਰ
ਥੁਸਚੁਇਸਨਾਨੁਅਰੁਭੋਜਨੁਭਾਉਸਚੁਸਦਾਸਚੁਭਾਖੰਤੁਸੋਹੈ॥ਸਚੁਪਾਇਓਗੁ
ਰਸਬਦਿਸਚੁਨਾਮੁਸੰਗਤੀਬੋਹੈ॥ਜਿਸੁਸਚੁਸੰਜਮੁਵਰਤੁਸਚੁਕਬਿਜਨਕਲ
ਵਖਾਣੁ॥ਦਰਸਨਿਪਰਸਿਐਗੁਰੂਕੈਸਚੁਜਨਮੁਪਰਵਾਣੁ॥੯॥ਅਮਿਅਦ੍ਰਿ
ਸਟਿਸੁਭਕਰੈਹਰੈਅਘਪਾਪਸਕਲਮਲ॥ਕਾਮਕ੍ਰੋਧਅਰੁਲੋਭਮੋਹਵਸਿਕ
ਰੈਸਭੈਬਲ॥ਸਦਾਸੁਖੁਮਨਿਵਸੈਦੁਖੁਸੰਸਾਰਹਖੋਵੈ॥ਗੁਰੁਨਵਨਿਧਿਦਰੀ
ਆਉਜਨਮਹਮਕਾਲਖਧੋਵੈ॥ਸੁਕਹੁਟਲਗੁਰੁਸੇਵੀਐਅਹਿਨਿਸਿਸਹ
ਜਿਸੁਭਾਇ॥ਦਰਸਨਿਪਰਸਿਐਗੁਰੂਕੈਜਨਮਮਰਣਦੁਖੁਜਾਇ॥੧੦॥

ਸਵਈਏਮਹਲੇਤੀਜੇਕੇ ੩ ੴ ਸਤਿਗੁਰਪ੍ਰਸਾਦਿ॥
ਸੋਈਪੁਰਖੁਸਿਵਰਿਸਾਚਾਜਾਕਾਇਕੁਨਾਮੁਅਛਲੁਸੰਸਾਰੇ॥ਜਿਨਿਭਗਤਭਵ
ਜਲਤਾਰੇਸਿਮਰਹੁਸੋਈਨਾਮੁਪਰਧਾਨੁ॥ਤਿਤੁਨਾਮਿਰਸਿਕੁਨਾਨਕੁਲਹਣਾਥਪਿਓ
ਜੇਨਸ੍ਰਬਸਿਧੀ॥ਕਵਿਜਨਕਲ੍ਯਸਬੁਧੀਕੀਰਤਿਜਨਅਮਰਦਾਸਬਿਸ੍ਤਰੀਯਾ॥
ਕੀਰਤਿਰਵਿਕਿਰਣਿਪ੍ਰਗਟਿਸੰਸਾਰਹਸਾਖਤਰੋਵਰਮਵਲਸਰਾ॥ਉਤਰਿਦ
ਖਣਹਿਪੁਬਿਅਰੁਪਸ੍ਚਮਿਜੈਜੈਕਾਰੁਜਪੰਥਿਨਰਾ॥ਹਰਿਨਾਮੁਰਸਨਿਗੁਰਮੁਖਿ
ਬਰਦਾਯਉਉਲਟਿਗੰਗਪਸ੍ਚਮਿਧਰੀਆ॥ਸੋਈਨਾਮੁਅਛਲੁਭਗਤਹਭ
ਵਤਾਰਣੁਅਮਰਦਾਸਗੁਰਕਉਫੁਰਿਆ॥੧॥ਸਿਮਰਹਿਸੋਈਨਾਮੁਜਖ੍ਯਅਰੁ
ਕਿੰਨਰਸਾਧਿਕਸਿਧਸਮਾਧਿਹਰਾ॥ਸਿਮਰਹਿਨਖ੍ਯਤ੍ਰਅਵਰਧ੍ਰੂਮੰਡਲਨਾਰਦ
ਦਿਪ੍ਰਹਲਾਦਿਵਰਾ॥ਸਸੀਅਰੁਅਰੁਸੂਰੁਨਾਮੁਉਲਾਸਹਿਸੈਲਲੋਅਜਿਨਿਉ
ਧਰਿਆ॥ਸੋਈਨਾਮੁਅਛਲੁਭਗਤਹਭਵਤਾਰਨੁਅਮਰਦਾਸਗੁਰਕਉਫੁ
ਰਿਆ॥੨॥ਸੋਈਨਾਮੁਸਿਵਰਿਨਵਨਾਥਨਿਰੰਜਨੁਸਿਵਸਨਕਾਦਿਸਮੁਧਰਿਅ
॥ਚਵਰਾਸੀਹਸਿਧਬੁਧਿਜਿਤੁਰਾਤੇਅੰਬਰੀਕਭਵਜਲੁਤਰਿਆ॥ਉਧਉਅਕ੍ਰੂ
ਰੁਤਿਲੋਚਨੁਨਾਮਾਕਲਿਕਬੀਰਕਿਲਵਿਖਹਰਿਆ॥ਸੋਈਨਾਮੁਅਛਲੁਭਗ
ਤਹਭਵਤਾਰਣੁਅਮਰਦਾਸਗੁਰਕਉਫੁਰਿਆ॥੩॥ਤਿਤੁਨਾਮਿਲਾਗਿਤੇਤੀਸਧਿ
ਆਵਹਿਜਤੀਤਪੀਸੁਰਮਨਿਵਸਿਆ॥ਸੋਈਨਾਮੁਸਿਮਰਿਗੰਗੇਵਪਿਤਾਮਹਚ
ਰਣਚਿਤਅੰਮ੍ਰਿਤਰਸਿਆ॥ਤਿਤੁਨਾਮਿਗੁਰੂਗੰਭੀਰਗਰੂਅਮਤਿਸਤਕਰਿਸੰਗ
ਤਿਉਧਰੀਆ॥ਸੋਈਨਾਮੁਅਛਲੁਭਗਤਹਭਵਤਾਰਣੁਅਮਰਦਾਸਗੁਰਕਉ
ਫੁਰਿਆ॥੪॥ਨਾਮਕਿਤਿਸੰਸਾਰਿਕਿਰਣਿਰਵਿਸੁਰਤਰਸਾਖਹਾ॥ਉਤਰਦਿ
ਖਣਿਪੁਬਿਦੇਸਿਪਸ੍ਚਮਿਜਸੁਭਾਖਹਾ॥ਜਨਮੁਤਇਹੁਸਕਯਥੁਜਿਤੁਨਾਮੁਹਰਿ
ਰਿਦੈਨਿਵਾਸੈ॥ਸੁਰਿਨਰਗਣਗੰਧਰਬਛਿਅਦਰਸਨਆਸਾਸੈ॥ਭਲਉਪ
ਸਿਧੁਤੇਜੋਤਨੋਕਲ੍ਯਜੋੜਿਕਰਧਾਇਅਉ॥ਸੋਈਨਾਮੁਭਗਤਭਵਜਲਹਰ
ਣੁਗੁਰਅਮਰਦਾਸਤੇਪਾਇਓ॥੫॥ਨਾਮੁਧਿਆਵਹਿਦੇਵਤੇਤੀਸਅਰੁਸਾਧਿ

ਕਸਿਧਨਰਨਾਮਿਖੰਡਬ੍ਰਹਮੰਡਧਾਰੇ॥ਜਹਨਾਮੁਸਮਾਧਿਓਹਰਖੁਸੋਗੁਸਮਕਰਿ ੭੨੧
ਸਹਾਰੇ॥ਨਾਮੁਸਿਰੋਮਣਿਸਰਬਮੈਭਗਤਰਹੇਲਿਵਧਾਰਿ॥ਸੋਈਨਾਮੁਪਦਾਰ
ਥੁਅਮਰਗੁਰਤੁਸਿਦੀਓਕਰਤਾਰਿ॥੬॥ਸਤਿਸੂਰਉਸੀਲਿਬਲਵੰਤੁਸਤ
ਭਾਇਸੰਗਤਿਸਘਨਗਰੂਅਮਤਿਨਿਰਵੈਰਿਲੀਣਾ॥ਜਿਸੁਧੀਰਜੁਧੁਰਿਧਵਲੁ
ਧੁਜਾਸੇਤਿਬੈਕੁੰਠਬੀਣਾ॥ਪਰਸਹਿਸੰਤਪਿਆਰੁਜਿਹਕਰਤਾਰਹਸੰਜੋਗੁ॥ਸਤਿ
ਗੁਰੂਸੇਵਿਸੁਖੁਪਾਇਓਅਮਰਿਗੁਰਿਕੀਤਉਜੋਗੁ॥੭॥ਨਾਮੁਨਾਵਣੁਨਾਮੁਰਸਖਾ
ਣੁਅਰੁਭੋਜਨੁਨਾਮੁਰਸੁਸਦਾਚਾਯਮੁਖਿਮਿਸ੍ਟਬਾਣੀ॥ਧਨਿਸਤਿਗੁਰੁਸੇਵਿਓ
ਜਿਸੁਪਸਾਇਗਤਿਅਗਮਜਾਣੀ॥ਕੁਲਸੰਬੂਹਸਮੁਧਰੇਪਾਯਉਨਾਮੁਨਿਵਾਸੁ॥
ਸਕਯਥੁਜਨਮੁਕਲ੍ਯਚਰੈਗੁਰੁਪਰਸ੍ਯਿਉਅਮਰਪ੍ਰਗਾਸੁ॥੮॥ਬਾਰਿਜੁਕਰਿਦ
ਹਿਣੈਸਿਧਿਸਨਮੁਖਮੁਖੁਜੋਵੈ॥ਰਿਧਿਬਸੈਬਾਂਵਾਂਗਿਜੁਤੀਨਿਲੋਕੰਤਰਮੋਹੈ॥
ਰਿਦੈਬਸੈਅਕਹੀਉਸੋਇਰਸੁਤਿਨਹੀਜਾਤਉ॥ਮੁਖਹੁਭਗਤਿਉਚਰੈਅਮਰੁਗੁ
ਰੁਇਤੁਰੰਗਿਰਾਤਉ॥ਮਸਤਕਿਨੀਸਾਣੁਸਚਉਕਰਮੁਕਲ੍ਯਜੋੜਿਕਰਧ੍ਯਾਇਅ
ਉ॥ਪਰਸਿਅਉਗੁਰੂਸਤਿਗੁਰਤਿਲਕੁਸਰਬਇਛਾਤਿਨਿਪਾਇਅਉ॥੯॥
ਚਰਣਤਪਰਸਕਯਥਚਰਣਗੁਰਅਮਰਪਵਲਿਰਯ॥ਹਥਤਪਰਸਕਯਥ
ਹਥਲਗਹਿਗੁਰਅਮਰਪਯ॥ਜੀਹਤਪਰਸਕਯਥਜੀਹਗੁਰਅਮਰੁਭਣਿਜੈ॥
ਨੈਣਤਪਰਸਕਯਥਨਯਣਿਗੁਰੁਅਮਰੁਪਿਖਿਜੈ॥ਸ੍ਰਵਣਤਪਰਸਕਯਥਸ
ਵਣਿਗੁਰੁਅਮਰੁਸੁਣਿਜੈ॥ਸਕਯਥੁਸੁਹੀਉਜਿਤੁਹੀਅਬਸੈਗੁਰਅਮਰਦਾਸੁ
ਨਿਜਜਗਤਪਿਤਾ॥ਸਕਯਥੁਸੁਸਿਰੁਜਾਲਪੁਭਣੈਜੁਸਿਰੁਨਿਵੈਗੁਰਅਮਰਨਿ
ਤ॥੧॥੧੦॥ਤਿਨਦੁਖਨਹਭੁਖਤਿਨਨਿਧਨਨਹੁਕਹੀਅਹਿ॥ਤਿਨਸੋਕੁਨਹ
ਹੂਐਤਿਨਸੇਅੰਤੁਨਲਹੀਅਹਿ॥ਤਿਨਸੇਵਨਹੁਕਰਹਿਤਿਨਸਯਸਹਸ
ਸਪਾਹਿ॥ਤਿਨਦੁਲੀਚੇਬਹਹਿਤਿਨਉਥਾਪਿਥਪਹਿ॥ਸੁਖਲਹਹਿਤਿ
ਨਸੰਸਾਰਮਹਿਅਭੈਪਟੁਰਿਪਮਧਿਤਿਹ॥ਸਕਯਥਤਿਨਜਾਲਪੁਭਣੈਗੁ
ਰੁਅਮਰਦਾਸੁਸੁਪ੍ਰਸੰਨੁਜਿਹ॥੨॥੧੧॥ਤੈਪਢਿਅਉਇਕੁਮਨਿਧਰਿਅਉ

॥ਇਕੁਕਰਿਇਕੁਪਛਾਣਿਓਅਨਯਾਣਿਬਯਾਣਿਮੁਹਿਇਕੁਇਕੁਦੂਪਠੰਇਨਜ
ਣਿਓਅਸੁਪਨਾਇਕੁਪਰਤਖਿਇਕੁਇਕਸਮਹਿਲੀਣਉ॥ਤੀਸਇਕੁਪੰਜਿਸਿ
ਧੁਪੇਤੀਸਨਖੀਣਉ॥ਇਕਹੁਜਿਲਾਖੁਲਖਹੁਅਲਖੁਹੈਇਕੁਇਕੁਕਰਿਵਰ
ਨਿਅਉ॥ਗੁਰਅਮਰਦਾਸਜਾਲਪੁਭਣੈਤੂਇਕੁਲੋੜਹਿਇਕੁਮੰਨਿਅਉ॥੩
॥੧੨॥ਜਿਮਤਿਗਹੀਜੈਦੇਵਿਜਿਮਤਿਨਾਮੈਸੰਮਾਣੀ॥ਜਿਮਤਿਤ੍ਰਿਲੋਚਨਚਿ
ਤਿਭਗਤਕੰਬੀਰਹਿਜਾਣੀ॥ਰੁਕਮਾਂਗਦਕਰਤੂਤਿਰਾਮੁਜੰਪਹੁਨਿਤਭਾਈ॥
ਅੰਮਰੀਕਿਪ੍ਰਹਿਲਾਦਿਸਰਣਿਗੋਬਿੰਦਗਤਿਪਾਈ॥ਤੈਲੋਭੁਕ੍ਰੋਧੁਤ੍ਰਿਸਨਤਜੀ
ਸੁਮਤਿਜਲ੍ਯਜਾਣੀਜੁਗਤਿ॥ਗੁਰੁਅਮਰਦਾਸੁਨਿਜਭਗਤੁਹੈਦੇਖਿਦਰਸੁਪਾਵ
ਉਮੁਕਤਿ॥੪॥੧੩॥ਗੁਰੁਅਮਰਦਾਸੁਪਰਸੀਐਪੁਹਮਿਪਾਤਿਕਬਿਨਾਸਹਿ
॥ਗੁਰੁਅਮਰਦਾਸੁਪਰਸੀਐਸਿਧਸਾਧਿਕਆਸਾਸਹਿ॥ਗੁਰੁਅਮਰਦਾਸੁਪ
ਰਸੀਐਧਿਆਨੁਲਹੀਐਪਉਮੁਕਿਹਿ॥ਗੁਰੁਅਮਰਦਾਸੁਪਰਸੀਐਅਭਉ
ਲਭੈਗਉਚੁਕਿਹਿ॥ਇਕੁਬਿੰਨਿਦੁਗਣਜੁਤਉਰਹੈਜਾਸੁਮੰਤ੍ਰਿਮਾਨਵਹਿਲਹਿ
॥ਜਾਲਪਪਦਾਰਥਇਤੜੇਗੁਰਅਮਰਦਾਸਿਡਿਠੈਮਿਲਹਿ॥੫॥੧੪॥ਸਚੁ
ਨਾਮੁਕਰਤਾਰੁਸੁਦ੍ਰਿੜੁਨਾਨਕਿਸੰਗ੍ਰਹਿਅਉ॥ਤਾਤੇਅੰਗਦੁਲਹਣਾਪ੍ਰਗਟਿਤਾ
ਸੁਚਰਣਹਲਿਵਰਹਿਅਉ॥ਤਿਤੁਕੁਲਿਗੁਰਅਮਰਦਾਸੁਆਸਾਨਿਵਾਸੁਤਾਸੁ
ਗੁਣਕਵਣਵਖਾਣਉ॥ਜੋਗੁਣਅਲਖਅਗੰਮਤਿਨਹਗੁਣਅੰਤੁਨਜਾਣ
ਉ॥ਬੋਹਿਥਉਬਿਧਾਤੈਨਿਰਮਯੌਸਭਸੰਗਤਿਕੁਲਉਧਰਣ॥ਗੁਰਅਮਰਦਾ
ਸਕੀਰਤੁਕਹੈਤ੍ਰਾਹਿਤ੍ਰਾਹਿਤੁਅਪਾਸਰਣ॥੧॥੧੫॥ਆਪਿਨਰਾਇਣੁਕਲਾਧਾ
ਰਿਜਗਮਹਿਪਰਵਰਿਯਉ॥ਨਿਰੰਕਾਰਿਆਕਾਰੁਜੋਤਿਜਗਮੰਡਲਿਕਰਿਯ
ਉ॥ਜਹਕਹਤਹਭਰਪੂਰੁਸਬਦਿਦੀਪਕਿਦੀਪਾਯਉ॥ਜਿਹਸਿਖਹਸੰਗ੍ਰਹਿ
ਓਤਤੁਹਰਿਚਰਣਮਿਲਾਯਉ॥ਨਾਨਕਕੁਲਿਨਿੰਮਲੁਅਵਤਰਿਉਅੰਗਦਲ
ਹਣੇਸੰਗਿਹੁਆ॥ਗੁਰਅਮਰਦਾਸਤਾਰਣਤਰਣਜਨਮਜਨਮਪਾਸਰਣਿਤੁਅ
॥੨॥੧੬॥ਜਪੁਤਪੁਸਤੁਸੰਤੋਖੁਪਿਖਿਦਰਸਨੁਗੁਰਸਿਖਹ॥ਸਰਣਿਪਰਹਿ

ਤੇਉਬਰਹਿਛੋਡਿਜਮਪੁਰਿਕੀਲਿਖਹ॥ਭਗਤਿਭਾਇਭਰਪੂਰਿਰਿਦੈਉਚਰੈਕਰਤਾ
ਰੈ॥ਗੁਰੁਗਉਹਰੁਦਰੀਆਉਪਲਕਡੁਬੰਤਹਤਾਰੈ॥ਨਾਨਕਕੁਲਿਨਿੰਮਲੁਅਵਤ
ਰ੍ਯਿਉਗੁਣਕਰਤਾਰੈਉਚਰੈ॥ਗੁਰੁਅਮਰਦਾਸੁਜਿਨ੍ਹਸੇਵਿਅਉਤਿਨਦੁਖਦਰਿਦ੍ਰ
ਪਰਹਰਿਪਰੈ॥੩॥੧੭॥ਚਿਤਿਚਿਤਵਉਅਰਦਾਸਿਕਹਉਪਰੁਕਹਿਭਿਨਸਕ
ਉ॥ਸਰਬਚਿੰਤਤੁਝੁਪਾਸਿਸਾਧਸੰਗਤਿਹਉਤਕਉ॥ਤੇਰੈਹੁਕਮਿਪਵੈਨੀਸਾਣੁ
ਤਉਕਰਉਸਾਹਿਬਕੀਸੇਵਾ॥ਜਬਗੁਰੁਦੇਖੈਸੁਭਦਿਸਟਿਨਾਮੁਕਰਤਾਮੁਖਿਮੇ
ਵਾ॥ਅਗਮਅਲਖਕਾਰਣਪੁਰਖਜੋਫੁਰਮਾਵਹਿਸੋਕਹਉ॥ਗੁਰਅਮਰਦਾਸ
ਕਾਰਣਕਰਣਜਿਵਤੂਰਖਹਿਤਿਵਰਹਉ॥੪॥੧੮॥ਭਿਖੇਕੇ॥ ਗੁਰੁਗਿ
ਆਨੁਅਰੁਧਿਆਨੁਤਤਸਿਉਤਤੁਮਿਲਾਵੈ॥ਸਚਿਸਚੁਜਾਣੀਐਇਕਚਿਤ
ਹਲਿਵਲਾਵੈ॥ਕਾਮਕ੍ਰੋਧਵਸਿਕਰੈਪਵਣੁਉਡੰਤਨਧਾਵੈ॥ਨਿਰੰਕਾਰਕੈਵਸੈ
ਦੇਸਿਹੁਕਮੁਬੁਝਿਬੀਚਾਰੁਪਾਵੈ॥ਕਲਿਮਾਹਿਰੂਪੁਕਰਤਾਪੁਰਖੁਸੋਜਾਣੈਜਿਨਿ
ਕਿਛੁਕੀਅਉ॥ਗੁਰੁਮਿਲ੍ਯਿਉਸੋਇਭਿਖਾਕਹੈਸਹਜਰੰਗਿਦਰਸਨੁਦੀਅਉ
॥੧॥੧੯॥ਰਹਿਓਸੰਤਹਉਟੋਲਿਸਾਧਬਹੁਤੇਰੇਡਿਠੇ॥ਸੰਨਿਆਸੀਤਪਸੀ
ਅਹਮੁਖਹੁਏਪੰਡਿਤਮਿਠੇ॥ਬਰਸੁਏਕੁਹਉਫਿਰਿਓਕਿਨੈਨਹੁਪਰਚਉਲਾਯ
ਉ॥ਕਹਤਿਅਹਕਹਤੀਸੁਣੀਰਹਤਕੋਖੁਸੀਨਆਯਉ॥ਹਰਿਨਾਮੁਛੋਡਿਦੂਜੈ
ਲਗੇਤਿਨ੍ਹਕੇਗੁਣਹਉਕਿਆਕਹਉ॥ਗੁਰੁਦਯਿਮਿਲਾਯਉਭਿਖਿਆਜਿ
ਵਤੂਰਖਹਿਤਿਵਰਹਉ॥੨॥੨੦॥ਪਹਿਰਿਸਮਾਧਿਸਨਾਹੁਗਿਆਨਿਹੈਆਸ
ਣਿਚੜ੍ਯਿਅਉ॥ਧ੍ਰੰਮਧਨਖੁਕਰਿਗਹਿਓਭਗਤਸੀਲਹਸਰਿਲੜ੍ਯਿਅਉ॥
ਭੈਨਿਰਭਉਹਰਿਅਟਲੁਮਨਿਸਬਦਿਗੁਰਨੇਜਾਗਡਿਓ॥ਕਾਮਕ੍ਰੋਧਲੋਭਮੋਹ
ਅਪਤੁਪੰਚਦੂਤਬਿਖੰਡਿਓ॥ਭਲਉਭੂਹਾਲੁਤੇਜੇਤਨਾਨਿਪਤਿਨਾਥੁਨਾਨਕ
ਬਰਿ॥ਗੁਰਅਮਰਦਾਸਸਚੁਸਲ੍ਯਭਣਿਤੈਦਲੁਜਿਤਉਇਵਜੁਧੁਕਰਿ॥੧
॥੨੧॥ਘਨਹਰਬੂੰਦਬਸੁਅਰੋਮਾਵਲਿਕੁਸਮਬਸੰਤਗਨੰਤਨਆਵੈ॥ਰ
ਵਿਸਸਿਕਿਰਣਿਉਦਰੁਸਾਗਰਕੋਗੰਗਤਰੰਗਅੰਤੁਕੋਪਾਵੈ॥ਰੁਦ੍ਰਧਿਆਨ

ਰਗਿਆਨਸਤਿਗੁਰਕੇਕਬਿਜਨਕਲ੍ਹਉਨਹਜੋਗਾਵੈ॥ਭਲੇਅਮਰਦਾਸਗੁਣ
ਤੇਰੇਤੇਰੀਉਪਮਾਤੋਹਿਬਨਿਆਵੈ॥੧॥੨੨॥੯॥੧੯॥[illegible]॥

ਸਵਈਏ ਮਹਲੇ ਚਉਥੇ ਕੇ ੪ ੴ ਸਤਿਗੁਰ ਪ੍ਰਸਾਦਿ॥

ਇਕਿਮਨਿਪੁਰਖੁਨਿਰੰਜਨੁਧਿਆਵਉ॥ਗੁਰਪ੍ਰਸਾਦਿਹਰਿਗੁਣਸਦਗਾਵਉ
॥ਗੁਨਗਾਵਤਮਨਿਹੋਇਬਿਗਾਸਾ॥ਸਤਿਗੁਰਪੂਰਿਜਨਹਕੀਆਸਾ॥ਸਤਿਗੁ
ਰੁਸੇਵਿਪਰਮਪਦੁਪਾਯਉ॥ਅਬਿਨਾਸੀਅਬਿਗਤੁਧਿਆਯਉ॥ਤਿਸੁਭੇਟੇ
ਦਾਰਿਦ੍ਰੁਨਚੰਪੈ॥ਕਲ੍ਹਸਹਾਰੁਤਾਸੁਗੁਣਜੰਪੈ॥ਜੰਪਉਗੁਣਬਿਮਲਸੁਜਨਜਨ
ਕੇਰੇ॥ਅਮਿਅਨਾਮੁਜਾਕਉਫੁਰਿਆ॥ਇਨਿਸਤਿਗੁਰੁਸੇਵਿਸਬਦਰਸੁਪਾਯਾ
ਨਾਮੁਨਿਰੰਜਨਉਰਿਧਰਿਆ॥ਹਰਿਨਾਮਰਸਿਕੁਗੋਬਿੰਦਗੁਣਗਾਹਕੁਚਾਹਕੁ
ਤਤਸਮਤਸਰੇ॥ਕਵਿਕਲ੍ਹਠਕੁਰਹਰਦਾਸਤਨੇਗੁਰਰਾਮਦਾਸਸਰਅਭਰਭਰੇ॥੧
॥ਛੁਟਤਪਰਵਾਹਅਮਿਅਅਮਰਾਪਦਅੰਮ੍ਰਿਤਸਰੋਵਰਸਦਭਰਿਆ॥ਤੇਪੀ
ਵਹਿਸੰਤਕਰਹਿਮਨਿਮਜਨੁਪੁਬਜਿਨਹੁਸੇਵਾਕਰੀਆ॥ਤਿਨਭਉਨਿਵਾਰਿ
ਅਨਭੈਪਦੁਦੀਨਾਸਬਦਮਾਤ੍ਰਤੇਉਧਰਧਰੇ॥ਕਵਿਕਲ੍ਹਠਕੁਰਹਰਦਾਸਤਨੇਗੁ
ਰਰਾਮਦਾਸਸਰਅਭਰਭਰੇ॥੨॥ਸਤਿਗੁਰਮਤਿਗੂੜ੍ਹਾਬਿਮਲਸਤਿਸੰਗਤਿ
ਆਤਮਰੰਗਿਚਲੂਲੁਭਯਾ॥ਜਾਗ੍ਯਾਮਨੁਕਵਲੁਸਹਜਿਪਰਕਾਸ੍ਯਾਅਭੈਨਿ
ਰੰਜਨੁਘਰਹਿਲਹਾ॥ਸਤਿਗੁਰਿਦਯਾਲਿਹਰਿਨਾਮੁਦ੍ਰਿੜਾਯਾਤਿਸੁਪ੍ਰਸਾਦਿ
ਵਸਿਪੰਚਕਰੇ॥ਕਵਿਕਲ੍ਹਠਕੁਰਹਰਦਾਸਤਨੇਗੁਰਰਾਮਦਾਸਸਰਿਅਭਰਭਰੇ
॥੩॥ਅਨਭਉਉਨਮਾਨਿਅਕਲਲਿਵਲਾਗੀਪਾਰਸੁਭੇਟਿਆਸਹਜਘਰੇ॥
ਸਤਿਗੁਰਪ੍ਰਸਾਦਿਪਰਮਪਦੁਪਾਯਾਭਗਤਿਭਾਇਭੰਡਾਰਭਰੇ॥ਮੇਟਿਆਜਨ
ਮੰਤੁਮਰਣਭਉਭਾਗਾਚਿਤੁਲਾਗਾਸੰਤੋਖਸਰੇ॥ਕਵਿਕਲ੍ਹਠਕੁਰਹਰਦਾਸ
ਤਨੇਗੁਰਰਾਮਦਾਸਸਰਅਭਰਭਰੇ॥੪॥ਅਭਰਭਰੇਪਾਯਉਅਪਾਰੁਰਿਦਅੰ
ਤਰਿਧਾਰਿਓ॥ਦੁਖਭੰਜਨੁਆਤਮਪ੍ਰਬੋਧੁਮਨਿਤਤੁਬੀਚਾਰਿਓ॥ਸਦਚਾਇ

ਹਰਿਭਾਇਪ੍ਰੇਮਰਸੁਆਪੇਜਾਣਇ॥ਸਤਿਗੁਰਕੈਪਰਸਾਦਿਸਹਜਸੇਤੀਰੰਗੁਮਾ
ਣਇ॥ਨਾਨਕਪ੍ਰਸਾਦਿਅੰਗਦਸੁਮਤਿਗੁਰਿਅਮਰਿਅਮਰੁਵਰਤਾਇਓ॥ ੧੨੩
ਗੁਰਰਾਮਦਾਸਕਲ੍ਹੁਚਰੈਤੈਅਟਲਅਮਰਪਦੁਪਾਇਓ॥੫॥ਸੰਤੋਖਸਰੋਵ
ਰਿਬਸੈਅਮਿਅਰਸੁਰਸਨਪ੍ਰਕਾਸੈ॥ਮਿਲਤਸਾਂਤਿਉਪਜੈਦੁਰਤੁਦੂਰੰਤਰਿ
ਨਾਸੈ॥ਸੁਖਸਾਗਰੁਪਾਇਅਉਦਿੰਤੁਹਰਿਮਗਿਨਹੁਟੈ॥ਸੰਜਮੁਸਤੁਸੰਤੋਖੁਸੀ
ਲਸੰਨਾਹੁਮਫੁਟੈ॥ਸਤਿਗੁਰੁਪ੍ਰਮਾਣੁਬਿਧਨੈਸਿਰਿਉਜਗਿਜਸਤੂਰੁਬਜਾਇ
ਅਉ॥ਗੁਰਰਾਮਦਾਸਕਲ੍ਹੁਚਰੈਤੈਅਭੈਅਮਰਪਦੁਪਾਇਅਉ॥੬॥ਜਗੁ
ਜਿਤਉਸਤਿਗੁਰਪ੍ਰਮਾਣਿਮਨਿਏਕੁਧਿਆਯਉ॥ਧਨਿਧਨਿਸਤਿਗੁਰਅਮ
ਰਦਾਸੁਜਿਨਿਨਾਮੁਦ੍ਰਿੜਾਯਉ॥ਨਵਨਿਧਿਨਾਮੁਨਿਧਾਨੁਰਿਧਿਸਿਧਿਤਾਕੀ
ਦਾਸੀ॥ਸਹਜਸਰੋਵਰੁਮਿਲਿਓਪੁਰਖੁਭੇਟਿਓਅਬਿਨਾਸੀ॥ਆਦਿਲੇਭ
ਗਤਿਜਿਤੁਲਗਿਤਰੇਸੋਗੁਰਿਨਾਮੁਦ੍ਰਿੜਾਇਅਉ॥ਗੁਰਰਾਮਦਾਸਕਲ੍ਹੁਚਰੈ
ਤੈਹਰਿਪ੍ਰੇਮਪਦਾਰਥੁਪਾਇਅਉ॥੭॥ਪ੍ਰੇਮਭਗਤਿਪਰਵਾਹਪ੍ਰੀਤਿਪੁਬ
ਲੀਨਹੁਟਇ॥ਸਤਿਗੁਰਸਬਦੁਅਥਾਹੁਅਮਿਅਧਾਰਾਰਸੁਗੁਟਇ॥ਮਤਿ
ਮਾਤਾਸੰਤੋਖੁਪਿਤਾਸਰਿਸਹਜਿਸਮਾਯਉ॥ਆਜੋਨੀਸੰਭਵਿਅਉਜਗ
ਤੁਗੁਰਬਚਨਿਤਰਾਯਉ॥ਅਬਿਗਤੁਅਗੋਚਰੁਅਪਰਪਰੁਮਨਿਗੁਰਸਬਦ
ਵਸਾਇਅਉ॥ਗੁਰਰਾਮਦਾਸਕਲ੍ਹੁਚਰੈਤੈਜਗਤਉਧਾਰਣੁਪਾਇਅਉ॥
੮॥ਜਗਤਉਧਾਰਣੁਨਵਨਿਧਾਨੁਭਗਤਹਭਵਤਾਰਣੁ॥ਅੰਮ੍ਰਿਤਬੂੰਦਹਰਿ
ਨਾਮੁਬਿਸੁਕੀਬਿਖੈਨਿਵਾਰਣੁ॥ਸਹਜਤਰੋਵਰਫਲਿਓਗਿਆਨਅੰਮ੍ਰਿਤ
ਫਲਲਾਗੇ॥ਗੁਰਪ੍ਰਸਾਦਿਪਾਈਅਹਿਧੰਨਿਤੇਜਨਬਡਭਾਗੇ॥ਤੇਮੁਕਤੇਭ
ਏਸਤਿਗੁਰਸਬਦਿਮਨਿਗੁਰਪਰਚਾਪਾਇਅਉ॥ਗੁਰਰਾਮਦਾਸਕਲ੍ਹੁ
ਚਰੈਤੈਸਬਦਨੀਸਾਨੁਬਜਾਇਅਉ॥੯॥ਸੇਜਸਧਾਸਹਜੁਛਾਵਾਣੁਸੰਤੋ
ਖੁਸਰਾਇਚਉਸਦਾਸੀਲਸੰਨਾਹੁਸੋਹੈ॥ਗੁਰਸਬਦਿਸਮਾਚਰਿਓਨਾਮੁਟੇ
ਕਸੰਗਾਦਿਬੋਹੈ॥ਅਜੋਨੀਉਭਲੁਅਮਲੁਸਤਿਗੁਰਸੰਗਿਨਿਵਾਸੁ॥

ਗੁਰਰਾਮਦਾਸਕਲ੍ਯੁਚਰੈਤੁਅਸਹਜਸਰੋਵਰਿਬਾਸੁ॥੧੦॥ਗੁਰੁਜਿਨਕਉਸੁਪ੍ਰਸੰਨੁ
ਨਾਮੁਹਰਿਰਿਦੈਨਿਵਾਸੈ॥ਜਿਨਕਉਗੁਰੁਸੁਪ੍ਰਸੰਨੁਦੁਰਤੁਦੂਰੰਤਰਿਨਾਸੈ॥ਗੁਰੁਜਿ
ਨਕਉਸੁਪ੍ਰਸੰਨੁਮਾਨੁਅਭਿਮਾਨੁਨਿਵਾਰੈ॥ਜਿਨਕਉਗੁਰੁਸੁਪ੍ਰਸੰਨੁਸਬਦਿਲਗਿ
ਭਵਜਲੁਤਾਰੈ॥ਪਰਚਉਪ੍ਰਮਾਣੁਗੁਰਪਾਇਅਉਤਿਨਸਕਯਥਉਜਨਮੁਜਗਿ
॥ਸ੍ਰੀਗੁਰੂਸਰਣਿਭਜੁਕਲ੍ਯਕਬਿਭੁਗਤਿਮੁਕਤਿਸਭਗੁਰੂਲਗਿ॥੧੧॥ਸਤਿਗੁ
ਰਿਖੇਮਾਤਾਣਿਆਜੁਗਜੂਥਸਮਾਣੇ॥ਅਨਭਉਨੇਜਾਨਾਮੁਟੇਕਜਿਤੁਭਗਤਅਘਾ
ਣੇ॥ਗੁਰੁਨਾਨਕੁਅੰਗਦੁਅਮਰੁਭਗਤਹਰਿਸੰਗਿਸਮਾਣੇ॥ਇਹੁਰਾਜਜੋਗਗੁਰ
ਰਾਮਦਾਸਤੁਮ੍ਹੂਰਸੁਜਾਣੇ॥੧੨॥ਜਨਕੁਸੋਇਜਿਨਿਜਾਣਿਆਉਨਮਨਿਰਥੁਧ
ਰਿਆ॥ਸਤਸੰਤੋਖੁਸਮਾਚਰੇਅਭਰਾਸਰੁਭਰਿਆ॥ਅਕਥਕਥਾਅਮਰਾਪੁਰੀ
ਜਿਸੁਦੇਇਸੁਪਾਵੈ॥ਇਹੁਜਨਕਰਾਜੁਗੁਰਰਾਮਦਾਸਤੁਝਹੀਬਣਿਆਵੈ॥੧੩॥
ਸਤਿਗੁਰਨਾਮੁਏਕਲਿਵਮਨਿਜਪੈਦ੍ਰਿੜ੍ਹੁਤਿਨਜਨਦੁਖਪਾਪੁਕਹੁਕਤਹੋਵੈਜੀਉ॥
ਤਾਰਣਤਰਣਖਿਨਮਾਤ੍ਰਜਾਕਉਦ੍ਰਿਸ੍ਟਿਧਾਰੈਸਬਦੁਰਿਦਬੀਚਾਰੈਕਾਮੁਕ੍ਰੋਧੁਖੋਵੈਜੀ
ਉ॥ਜੀਅਨਸਭਨਦਾਤਾਅਗਮਗ੍ਯਾਨਬਿਖ੍ਯਾਤਾਅਹਿਨਿਸਿਧ੍ਯਾਨਧਾਵੈਪਲਕਨ
ਸੋਵੈਜੀਉ॥ਜਾਕਉਦੇਖਤਦਰਿਦ੍ਰੁਜਾਵੈਨਾਮੁਸੋਨਿਧਾਨੁਪਾਵੈਗੁਰਮੁਖਿਗ੍ਯਾਨਿਦੁ
ਰਮਤਿਮੈਲੁਧੋਵੈਜੀਉ॥ਸਤਿਗੁਰਨਾਮੁਏਕਲਿਵਮਨਿਜਪੈਦ੍ਰਿੜੁਤਿਨਜਨਦੁ
ਖਪਾਪਕਹੁਕਤਹੋਵੈਜੀਉ॥੧॥ਧਰਮਕਰਮਪੂਰੈਸਤਿਗੁਰਪਾਈਹੈ॥ਜਾਕੀਸੇਵ
ਸਿਧਸਾਧਮੁਨਿਜਨਸੁਰਿਨਰਜਾਚਹਿਸਬਦਸਾਰੁਏਕਲਿਵਲਾਈਹੈ॥ਫੁਨਿਜ
ਨੈਕੋਤੇਰਾਅਪਾਰੁਨਿਰਭਉਨਿਰੰਕਾਰੁਅਕਥਕਥਨਹਾਰੁਤੁਝਹਿਬੁਝਾਈਹੈ॥ਭਰ
ਮਭੂਲੇਸੰਸਾਰਛੁਟਹੁਜੂਨੀਸੰਘਾਰਜਮਕੋਨਡੰਡਕਾਲਗੁਰਮਤਿਧ੍ਯਾਈਹੈ॥ਮਨ
ਪ੍ਰਾਣੀਮੁਗਧਬੀਚਾਰੁਅਹਿਨਿਸਿਜਪੁਧਰਮਕਰਮਪੂਰੈਸਤਿਗੁਰੁਪਾਈਹੈ॥
੨॥ਹਉਬਲਿਬਲਿਜਾਉਸਤਿਗੁਰਸਾਚੇਨਾਮਪਰ॥ਕਵਨਉਪਮਾਦੇਉਕ
ਵਨਸੇਵਾਸਰੇਉਏਕਮੁਖਰਸਨਾਰਸਹੁਜੁਗਜੋਰਿਕਰ॥ਫੁਨਿਮਨਬਚਕ੍ਰਮਜਾ
ਨੁਅਨਤਦੂਜਾਨਮਾਨੁਨਾਮੁਸੋਅਪਾਰੁਸਾਰੁਦੀਨੋਗੁਰਿਰਿਦਧਰ॥ਨਲ੍ਯਕਵਿਪਾ

ਰਸਪਰਸਕਚਕੰਚਨਾਹੁਇਚੰਦਨਾਸੁਬਾਸੁਜਾਸੁਸਿਮਰਤਅਨਤਰ॥ਜਾਕੇਦੇਖਤ
ਦੁਆਰੇਕਾਮਕ੍ਰੋਧਹੀਨਿਵਾਰੇਜੀਹਉਬਲਿਬਲਿਜਾਉਸਤਿਗੁਰਸਾਚੇਨਾਮਪਰ॥
੩॥ਰਾਜੁਜੋਗੁਤਖਤੁਦੀਅਨੁਗੁਰਰਾਮਦਾਸ॥ਪ੍ਰਥਮੇਨਾਨਕਚੰਦੁਜਗਤਭਯੋਆ
ਨੰਦੁਤਾਰਨਿਮਨੁਖ੍ਯਜਨਕੀਅਉਪ੍ਰਗਾਸ॥ਗੁਰਅੰਗਦਦੀਅਉਨਿਧਾਨੁਅਕਥਕਥ
ਗਿਆਨੁਪੰਚਭੂਤਬਸਿਕੀਨੇਜਮਤਨਤ੍ਰਾਸ॥ਗੁਰਅਮਰੁਗੁਰੂਸ੍ਰੀਸਤਿਕਲਿਜੁ
ਗਿਰਾਖੀਪਤਿਅਘਨਦੇਖਤਗਤੁਚਰਨਕਵਲਜਾਸ॥ਸਭਬਿਧਿਮਾਨ੍ਯਿਉਮਨੁਤ
ਬਹੀਭਯਉਪ੍ਰਸੰਨੁਰਾਜੁਜੋਗੁਤਖਤੁਦੀਅਨੁਗੁਰਰਾਮਦਾਸ॥੪॥ਰਡ॥
ਜਿਸਹਿਧਾਰ੍ਯਿਉਧਰਤਿਅਰੁਵਿਉਮੁਅਰੁਪਵਣੁਤੇਨੀਰਸਰਅਵਰਅਨਲਅ
ਨਾਦਿਕੀਅਉ॥ਸਸਿਰਿਖਿਨਿਸਿਸੂਰਦਿਨਿਸੈਲਤਰੂਅਫਲਫੁਲਦੀਅ
ਉ॥ਸੁਰਿਨਰਸਪਤਸਮੁਦ੍ਰਕਿਅਧਾਰਿਓਤ੍ਰਿਭਵਣਜਾਸੁ॥ਸੋਈਏਕੁਨਾਮੁਹਰਿ
ਨਾਮੁਸਤਿਪਾਇਓਗੁਰਅਮਰਪ੍ਰਗਾਸੁ॥੧॥੫॥ਕਚਹੁਕੰਚਨੁਭਇਅਉਸਬ
ਦੁਗੁਰਸ੍ਰਵਣਹਿਸੁਣਿਓ॥ਬਿਖੁਤੇਅੰਮ੍ਰਿਤੁਹੁਯਉਨਾਮੁਸਤਿਗੁਰਮੁਖਿਭਣਿਅ
ਉ॥ਲੋਹਉਹੋਯਉਲਾਲੁਨਦਰਿਸਤਿਗੁਰਿਜਦਿਧਾਰੈ॥ਪਾਹਣਮਾਣਕਕਰੈ
ਗਿਆਨੁਗੁਰਕਹਿਅਉਬੀਚਾਰੈ॥ਕਾਠਹੁਸ੍ਰੀਖੰਡਸਤਿਗੁਰਿਕੀਅਉਦੁਖਦਰਿ
ਦ੍ਰਤਿਨਕੇਗਇਅ॥ਸਤਿਗੁਰੂਚਰਨਜਿਨ੍ਹਪਰਸਿਆਸੇਪਸੁਪਰੇਤਸੁਰਿਨਰਭ
ਇਅ॥੨॥੬॥ਜਾਮਿਗੁਰੂਹੋਇਵਲਿਧਨਹਿਕਿਆਗਾਰਵੁਦਿਜਇ॥ਜਾਮਿ
ਗੁਰੂਹੋਇਵਲਿਲਖਬਾਹੇਕਿਆਕਿਜਇ॥ਜਾਮਿਗੁਰੂਹੋਇਵਲਿਗਿਆ
ਨਅਰੁਧਿਆਨਅਨਨਪਰਿ॥ਜਾਮਿਗੁਰੂਹੋਇਵਲਿਸਬਦੁਸਾਖੀਸੁਸਚਹ
ਘਰਿ॥ਜੋਗੁਰੂਗੁਰੂਅਹਿਨਿਸਿਜਪੈਦਾਸੁਭਟੁਬੇਨਤਿਕਹੈ॥ਜੋਗੁਰੂਨਾਮੁਰਿਦ
ਮਹਿਧਰੈਸੋਜਨਮਮਰਣਦੁਹਥੇਰਹੈ॥੩॥੭॥ਗੁਰਬਿਨੁਘੋਰੁਅੰਧਾਰੁਗੁਰੂਬਿ
ਨੁਸਮਝਨਆਵੈ॥ਗੁਰਬਿਨੁਸੁਰਤਿਨਸਿਧਿਗੁਰੂਬਿਨੁਮੁਕਤਿਨਪਾਵੈ॥
ਗੁਰੁਕਰੁਸਚੁਬੀਚਾਰੁਗੁਰੂਕਰੁਰੇਮਨਮੇਰੇ॥ਗੁਰੁਕਰੁਸਬਦਸਪੁੰਨਅਘਨਕਟ
ਹਿਸਭਤੇਰੇ॥ਗੁਰਨਯਣਿਬਯਣਿਗੁਰੁਗੁਰੁਕਰਹੁਗੁਰੂਸਤਿਕਵਿਨਲ੍ਯਕਹਿ

॥ਜਿਨਿਗੁਰੂਨਦੇਖਿਅਉਨਹੁਕੀਅਉਤੇਅਕਯਥਸੰਸਾਰਮਹਿ॥੪॥੮॥ਗੁਰੂ
ਗੁਰੁਗੁਰੁਕਰੁਮਨਮੇਰੇ॥ਤਾਰਣਤਰਣਸਮ੍ਰਥੁਕਲਿਜੁਗਿਸੁਨਤਸਮਾਧਿਸਬਦਜਿ
ਸੁਕੇਰੇ॥ਫੁਨਿਦੁਖਨਿਨਾਸੁਸੁਖਦਾਯਕੁਸੂਰਉਜੋਧਰਤਧਿਆਨੁਬਸਤਤਿਹਨੇ
ਰੇ॥ਪੂਰਉਪੁਰਖੁਰਿਦੈਹਰਿਸਿਮਰਤਮੁਖੁਦੇਖਤਅਘਜਾਹਿਪਰੇਰੇ॥ਜਉਹਰਿ
ਬੁਧਿਰਿਧਿਸਿਧਿਚਾਹਤਗੁਰੂਗੁਰੂਗੁਰੁਕਰੁਮਨਮੇਰੇ॥੫॥੯॥ਗੁਰੂਮੁਖੁਦੇ
ਖਿਗਰੂਸੁਖੁਪਾਯਉ॥ਹੁਤੀਜੁਪਿਆਸਪਿਊਸਪਿਵੰਨਕੀਬੰਛਤਸਿਧਿਕਉਬਿ
ਧਿਮਿਲਾਯਉ॥ਪੂਰਨਭੋਮਨਠਉਰਬਸੋਰਸਬਾਸਨਸਿਉਜੁਦਹੰਦਿਸਿਧਾਯ
ਉ॥ਗੋਬਿੰਦਵਾਲੁਗੋਬਿੰਦਪੁਰੀਸਮਜਲੰਨਤੀਰਿਬਿਪਾਸਬਨਾਯਉ॥ਗਯ
ਉਦੁਖੁਦੂਰਿਬਰਖਨਕੋਸੁਗੁਰੂਮੁਖੁਦੇਖਿਗਰੂਸੁਖੁਪਾਯਉ॥੬॥੧੦॥ਸਮਰ
ਥਗੁਰੂਸਿਰਿਹਥੁਧਰਿਅਉ॥ਗੁਰਿਕੀਨੀਕ੍ਰਿਪਾਹਰਿਨਾਮੁਦੀਅਉ॥ਜਿਸੁਦੇ
ਖਿਚਰੰਨਅਘੰਨਹਰੵਉ॥ਨਿਸਿਬਾਸੁਰਏਕਸਮਾਨਧਿਆਨਸੁਨਾਮਸੁਨੇਸੁਤੁਭ
ਾਨਡਰੵਉ॥ਭਨਿਦਾਸਸੁਆਸਜਗਤ੍ਰਗੁਰੂਕੀਪਾਰਸੁਭੇਟਿਪਰਸੁਕਰੵਉ॥ਰਾਮਦ
ਾਸੁਗੁਰੂਹਰਿਸਤਿਕੀਯਉਸਮਰਥਗੁਰੂਸਿਰਿਹਥੁਧਰੵਉ॥੭॥੧੧॥ਅਬਰਾਖ
ਹੁਦਾਸਭਾਟਕੀਲਾਜ॥ਜੈਸੀਰਾਖੀਲਾਜਭਗਤਪ੍ਰਹਿਲਾਦਕੀਹਰਨਾਖਫਾਰੇਕ
ਰਆਜ॥ਫੁਨਿਦ੍ਰੋਪਤੀਲਾਜਰਖੀਹਰਿਪ੍ਰਭਜੀਛੀਨਤਬਸਤ੍ਰਦੀਨਬਹੁਸਾਜ॥
ਸੋਦਾਮਾਅਪਦਾਤੇਰਾਖਿਆਗਨਿਕਾਪੜ੍ਹਤਪੂਰੇਤਿਹਕਾਜ॥ਸ੍ਰੀਸਤਿਗੁਰਸੁ
ਪ੍ਰਸੰਨਕਲਜੁਗਹੋਇਰਾਖਹੁਦਾਸਭਾਟਕੀਲਾਜ॥੮॥੧੨॥ਝੋਲਨਾ॥
ਗੁਰੂਗੁਰੁਗੁਰੁਗੁਰੁਗੁਰੂਜਪੁਪ੍ਰਾਨੀਅਹੁ॥ਸਬਦੁਹਰਿਹਰਿਜਪੈਨਾਮੁਨਵਨਿਧਿ
ਅਪੈਰਸਨਿਅਹਿਨਿਸਿਰਸੈਸਤਿਕਰਿਜਾਨੀਅਹੁ॥ਫੁਨਿਪ੍ਰੇਮਰੰਗਪਾਈਐਗੁਰਮੁ
ਖਹਿਧਿਆਈਐਅੰਨਮਾਰਗਤਜਹੁਭਜਹੁਹਰਿਗ੍ਯਾਨੀਅਹੁ॥ਬਚਨਗੁਰਰਿ
ਦਿਧਰਹੁਪੰਚਭੂਬਸਿਕਰਹੁਜਨਮੁਕੁਲਉਧਰਹੁਦ੍ਵਾਰਿਹਰਿਮਾਨੀਅਹੁ॥ਜ
ਉਤਸਭਸੁਖਇਤਉਤਤੁਮਬੰਛਵਹੁਗੁਰੂਗੁਰੁਗੁਰੁਗੁਰੁਗੁਰੂਜਪੁਪ੍ਰਾਨੀਅ
ਹੁ॥੧॥੧੩॥ਗੁਰੂਗੁਰੁਗੁਰੂਗੁਰੁਗੁਰੂਜਪੁਸਤਿਕਰਿ॥ਅਗਮਗੁਨਜਾਨੁਨਿਧ

ਾਨੁਹਰਿਮਨਿਧਰਹੁਧ੍ਯਾਨੁਅਹਿਨਿਸਿਕਰਹੁਬਚਨਗੁਰਰਿਦੈਧਰਿ॥ਫੁਨਿਗੁਰੂਜ
ਲਬਿਮਲਅਥਾਹਮਜਨੁਕਰਹੁਸੰਤਗੁਰਸਿਖਤਰਹੁਨਾਮਸਚਰੰਗਸਰਿ॥ਸ
ਦਾਨਿਰਵੈਰੁਨਿਰੰਕਾਰੁਨਿਰਭਉਜਪੈਪ੍ਰੇਮਗੁਰਸਬਦਿਰਸਿਕਰਤਦ੍ਰਿੜੁਭਗਤਿ
ਹਰਿ॥ਮੁਗਧਮਨਭ੍ਰਮੁਤਜਹੁਨਾਮੁਗੁਰਮੁਖਿਭਜਹੁਗੁਰੂਗੁਰੁਗੁਰੂਗੁਰੁਗੁਰੂਜ
ਪੁਸਤਿਕਰਿ॥੨॥੧੪॥ਗੁਰੂਗੁਰੁਗੁਰੁਕਰਹੁਗੁਰੂਹਰਿਪਾਈਐ॥ਉਦਧਿਗੁਰੁ
ਗਹਿਰਗੰਭੀਰਬੇਅੰਤੁਹਰਿਨਾਮਨਗਹੀਰਮਣਿਮਿਲਤਲਿਵਲਾਈਐ॥
ਫੁਨਿਗੁਰੂਪਰਮਲਸਰਸਕਰਤਕੰਚਨੁਪਰਸਮੈਲੁਦੁਰਮਤਿਹਿਰਤਸਬਦਿਗੁ
ਰੁਧ੍ਯਾਈਐ॥ਅੰਮ੍ਰਿਤਪਰਵਾਹਛੁਟਕੰਤਸਦਦ੍ਵਾਰਿਜਿਸੁਗ੍ਯਾਨਗੁਰਬਿਮਲ
ਸਰਸੰਤਸਿਖਨਾਈਐ॥ਨਾਮੁਨਿਰਬਾਣੁਨਿਧਾਨੁਹਰਿਉਰਿਧਰਹੁਗੁਰੂਗੁਰੁ
ਗੁਰੁਕਰਹੁਗੁਰੂਹਰਿਪਾਈਐ॥੩॥੧੫॥ਗੁਰੂਗੁਰੁਗੁਰੂਗੁਰੁਗੁਰੂਜਪੁਮੰਨਰੇ
॥ਜਾਕੀਸੇਵਸਿਵਸਿਧਸਾਧਿਕਸੁਰਅਸੁਰਗਣਤਰਹਿਤੇਤੀਸਗੁਰਬਚਨ
ਸੁਣਿਕੰਨਰੇ॥ਫੁਨਿਤਰਹਿਤੇਸੰਤਹਿਤਭਗਤਗੁਰੁਗੁਰੁਕਰਹਿਤਰਿਓਪ੍ਰਹਿਲ
ਾਦੁਗੁਰਮਿਲਤਮੁਨਿਜੰਨਰੇ॥ਤਰਹਿਨਾਰਦਾਦਿਸਨਕਾਦਿਹਰਿਗੁਰਮੁਖਹਿਤ
ਰਹਿਇਕਨਾਮਲਗਿਤਜਹੁਰਸਅੰਨਰੇ॥ਦਾਸੁਬੇਨਤਿਕਹੈਨਾਮੁਗੁਰਮੁਖਿਲ
ਹੈਗੁਰੂਗੁਰੁਗੁਰੂਗੁਰੁਗੁਰੂਜਪੁਮੰਨਰੇ॥੪॥੧੬॥੨੯॥ਸਿਰੀਗੁਰੂਸਾਹਿਬੁ
ਸਭਊਪਰਿ॥ਕਰੀਕ੍ਰਿਪਾਸਤਜੁਗਿਜਿਨਿਧ੍ਰੂਪਰਿ॥ਸ੍ਰੀਪ੍ਰਹਿਲਾਦਭਗਤਉਧ
ਰੀਅੰ॥ਹਸ੍ਤਕਮਲਮਾਥੇਪਰਧਰੀਅੰ॥ਅਲਖਰੂਪਜੀਅਲਖ੍ਯਾਨਜਾਈ॥
ਸਾਧਿਕਸਿਧਸਗਲਸਰਣਾਈ॥ਗੁਰਕੇਬਚਨਸਤਿਜੀਅਧਾਰਹੁ॥ਮਾਣ
ਸਜਨਮੁਦੇਹਨਿਸ੍ਤਾਰਹੁ॥ਗੁਰੁਜਹਾਜੁਖੇਵਟੁਗੁਰੂਗੁਰਬਿਨੁਤਰਿਆਨਕੋਇ॥
ਗੁਰਪ੍ਰਸਾਦਿਪ੍ਰਭੁਪਾਈਐਗੁਰਬਿਨੁਮੁਕਤਿਨਹੋਇ॥ਗੁਰੁਨਾਨਕੁਨਿਕਟਿ
ਬਸੈਬਨਵਾਰੀ॥ਤਿਨਿਲਹਣਾਥਾਪਿਜੋਤਿਜਗਿਧਾਰੀ॥ਲਹਣੈਪੰਥੁਧਰਮ
ਕਾਕੀਆ॥ਅਮਰਦਾਸਭਲੇਕਉਦੀਆ॥ਤਿਨਿਸ੍ਰੀਰਾਮਦਾਸੁਸੋਢੀਥਿਰੁਥਪ੍
ਯਉ॥ਹਰਿਕਾਨਾਮੁਅਖੈਨਿਧਿਅਪ੍ਯਉ॥ਅਪ੍ਯਉਹਰਿਨਾਮੁਅਖੈਨਿਧਿਚਹੁਜੁਗਿ

ਗੁਰਸੇਵਾਕਰਿਫਲੁਲਹੀਆਂ॥ਬੰਦਹਿਜੋਚਰਣਸਰਣਿਸੁਖੁਪਾਵਹਿਪਰਮਾ
ਨੰਦਗੁਰਮੁਖਿਕਹੀਆਂ॥ਪਰਤਖਿਦੇਹਪਾਰਬ੍ਰਹਮੁਸੁਆਮੀਆਦਿਰੂਪਿਪੋਖ
ਣਭਰਣੰ॥ਸਤਿਗੁਰੁਗੁਰੁਸੇਵਿਅਲਖਗਤਿਜਾਕੀਸ੍ਰੀਰਾਮਦਾਸੁਤਾਰਣਤਰ
ਣੰ॥੧॥ਜਿਹਅੰਮ੍ਰਿਤਬਚਨਬਾਣੀਸਾਧੂਜਨਜਪਹਿਕਰਿਬਿਚਿਤਿਚਾਓ॥
ਆਨੰਦੁਨਿਤਮੰਗਲੁਗੁਰਦਰਸਨੁਸਫਲੁਸੰਸਾਰਿ॥ਸੰਸਾਰਿਸਫਲੁਗੰਗਾਗੁ
ਰਦਰਸਨੁਪਰਸਨਪਰਮਪਵਿਤ੍ਰਗਤੇ॥ਜੀਤਹਿਜਮਲੋਕੁਪਤਿਤਜੇਪ੍ਰਾਣੀਹਰਿ
ਜਨਸਿਵਗੁਰਗਿਆਨਿਰਤੇ॥ਰਘੁਬੰਸਿਤਿਲਕੁਸੁੰਦਰੁਦਸਰਥਘਰਿਮੁਨਿਬੰਛ
ਹਿਜਾਕੀਸਰਣੰ॥ਸਤਿਗੁਰੁਗੁਰੁਸੇਵਿਅਲਖਗਤਿਜਾਕੀਸ੍ਰੀਰਾਮਦਾਸੁਤਾਰ
ਣਤਰਣੰ॥੨॥ਸੰਸਾਰੁਅਗਮਸਾਗਰੁਤੁਲਹਾਹਰਿਨਾਮੁਗੁਰੂਮੁਖਿਪਾਯਾ॥ਜ
ਗਿਜਨਮਮਰਣੁਭਗਾਇਹਆਈਹੀਐਪਰਤੀਤਿ॥ਪਰਤੀਤਿਹੀਐਆਈ
ਜਿਨਜਨਕੈਤਿਨਕਉਪਦਵੀਉਚਭਈ॥ਤਜਿਮਾਇਆਮੋਹੁਲੋਭੁਅਰੁਲ
ਲਚੁਕਾਮਕ੍ਰੋਧਕੀਬ੍ਰਿਥਾਗਈ॥ਅਵਲੋਕ੍ਯਾਬ੍ਰਹਮੁਭਰਮੁਸਭੁਛੁਟਕ੍ਯਾਦਿਬ
ਦ੍ਰਿਸ੍ਟਿਕਾਰਣਕਰਣੰ॥ਸਤਿਗੁਰੁਗੁਰੁਸੇਵਿਅਲਖਗਤਿਜਾਕੀਸ੍ਰੀਰਾਮਦਾਸੁ
ਤਾਰਣਤਰਣੰ॥੩॥ਪਰਤਾਪੁਸਦਾਗੁਰਕਾਘਟਿਘਟਿਪਰਗਾਸੁਭਯਾਜਸੁ
ਜਨਕੈ॥ਇਕਿਪੜਹਿਸੁਣਹਿਗਾਵਹਿਪਰਭਾਤਿਹਿਕਰਹਿਇਸ੍ਨਾਨੁ॥ਇਸ੍ਨਾ
ਨੁਕਰਹਿਪਰਭਾਤਿਸੁਧਮਨਿਗੁਰਪੂਜਾਬਿਧਿਸਹਿਤਕਰੰ॥ਕੰਚਨੁਤਨੁਹੋਇਪ
ਰਸਪਾਰਸਕਉਜੋਤਿਸਰੂਪੀਧ੍ਯਾਨੁਧਰੰ॥ਜਗਜੀਵਨੁਜਗੰਨਾਥੁਜਲਥਲ
ਮਹਿਰਹਿਆਪੂਰਿਬਹੁਬਿਧਿਬਰਨੰ॥ਸਤਿਗੁਰੁਗੁਰੁਸੇਵਿਅਲਖਗਤਿਜਾ
ਕੀਸ੍ਰੀਰਾਮਦਾਸੁਤਾਰਣਤਰਣੰ॥੪॥ਜਿਨਹੁਬਾਤਨਿਸ੍ਚਲਧ੍ਰੂਅਜਾਨੀਤੇਈ
ਜੀਵਕਾਲਤੇਬਚਾ॥ਤਿਨ੍ਹਤਰਿਓਸਮੁਦ੍ਰੁਰੁਦ੍ਰੁਖਿਨਇਕਮਹਿਜਲਹਰਿਬਿੰਬ
ਜੁਗਤਿਜਗੁਰਚਾ॥ਕੁੰਡਲਨੀਸੁਰਝੀਸਤਸੰਗਤਿਪਰਮਾਨੰਦਗੁਰੂਮੁਖਿਮਚਾ
॥ਸਿਰੀਗੁਰੂਸਾਹਿਬੁਸਭਊਪਰਿਮਨਬਚਕ੍ਰੰਮਸੇਵੀਐਸਚਾ॥ਵਾਹਿਗੁ
ਰੂਵਾਹਿਗੁਰੂਵਾਹਿਗੁਰੂਵਾਹਿਜੀਉ॥ਕਵਲਨੈਨਮਧੁਰਬੈਨਕੋਟਿਸੈਨਸੰਗ

ਸੋਭਕਹਤਮਾਜਸੋਦਜਿਸਹਿਦਹੀਭਾਤੁਖਾਹਿਜੀਉ॥ਦੇਖਿਰੂਪੁਅਤਿਅਨੂਪੁਮੋਹਮ
ਹਾਮਗਭਈਕਿੰਕਨੀਸਬਦਝਨਤਕਾਰਖੇਲੁਪਾਹਿਜੀਉ॥ਕਾਲਕਲਮਹੁਕਮੁਹਾ
ਥਿਕਹਹੁਕਉਨੁਮੇਟਿਸਕੈਈਸੁਬੰਮ੍ਯੁਗ੍ਯਾਨੁਧ੍ਯਾਨੁਧਰਤਹੀਐਚਾਹਿਜੀਉ॥ਸਤਿਸਾ
ਚੁਸ੍ਰੀਨਿਵਾਸੁਆਦਿਪੁਰਖੁਸਦਾਤੁਹੀਵਾਹਿਗੁਰੂਵਾਹਿਗੁਰੂਵਾਹਿਗੁਰੂਵਾਹਿਜੀਉ
॥੧॥੬॥ਰਾਮਨਾਮਪਰਮਧਾਮਸੁਧਬੁਧਨਿਰੀਕਾਰਬੇਸੁਮਾਰਸਰਬਰਕਉਕਾਹਿਜੀ
ਉ॥ਸੁਥਰਚਿਤਭਗਤਹਿਤਭੇਖੁਧਰਿਓਹਰਨਾਖਸੁਹਰਿਓਨਖਬਿਦਾਰਿਜੀਉ॥
ਸੰਖਚਕ੍ਰਗਦਾਪਦਮਆਪਿਆਪੁਕੀਓਛਦਮਅਪਰੰਪਰਪਾਰਬ੍ਰਹਮਲਖੈਕ
ਉਨੁਤਾਹਿਜੀਉ॥ਸਤਿਸਾਚੁਸ੍ਰੀਨਿਵਾਸੁਆਦਿਪੁਰਖੁਸਦਾਤੁਹੀਵਾਹਿਗੁਰੂਵਾ
ਹਿਗੁਰੂਵਾਹਿਗੁਰੂਵਾਹਿਜੀਉ॥੨॥੭॥ਪੀਤਬਸਨਕੁੰਦਦਸਨਪ੍ਰਿਆਸਹਿਤ
ਕੰਠਮਾਲਮੁਕਟੁਸੀਸਿਮੋਰਪੰਖਚਾਹਿਜੀਉ॥ਬੇਵਜੀਰਬਡੇਧੀਰਧਰਮਅੰਗ
ਅਲਖਅਗਮਖੇਲੁਕੀਆਆਪਣੈਉਛਾਹਿਜੀਉ॥ਅਕਥਕਥਾਕਥੀਨਜਾ
ਇਤੀਨਿਲੋਕਰਹਿਆਸਮਾਇਸੁਤਹਸਿਧਰੂਪੁਧਰਿਓਸਾਹਨਕੈਸਾਹਿਜੀਉ॥
ਸਤਿਸਾਚੁਸ੍ਰੀਨਿਵਾਸੁਆਦਿਪੁਰਖੁਸਦਾਤੁਹੀਵਾਹਿਗੁਰੂਵਾਹਿਗੁਰੂਵਾਹਿਗੁਰੂ
ਵਾਹਿਜੀਉ॥੩॥੮॥ਸਤਿਗੁਰੂਸਤਿਗੁਰੂਸਤਿਗੁਰੁਗੁਬਿੰਦਜੀਉ॥ਬਲਹਿ
ਛਲਨਸਬਲਮਲਨਭਗ੍ਤਿਫਲਨਕਾਨ੍ਹਕੁਅਰਨਿਹਕਲੰਕਬਜੀਡੰਕਚੜ੍ਹੂਦ
ਲਰਵਿੰਦਜੀਉ॥ਰਾਮਰਵਣਦੁਰਤਦਵਣਸਕਲਭਵਣਕੁਸਲਕਰਣਸਰਬ
ਭੂਤਆਪਿਹੀਦੇਵਾਧਿਦੇਵਸਹਸਮੁਖਫਨਿੰਦਜੀਉ॥ਜਰਮਕਰਮਮਛਕਛਹੁ
ਅਬਰਾਹਜਮੁਨਾਕੈਕੂਲਿਖੇਲੁਖੇਲਿਓਜਿਨਿਗਿੰਦਜੀਉ॥ਨਾਮੁਸਾਰੁਹੀਏ
ਧਾਰੁਤਜੁਬਿਕਾਰੁਮਨਗਯੰਦਸਤਿਗੁਰੂਸਤਿਗੁਰੂਸਤਿਗੁਰਗੁਬਿੰਦਜੀਉ॥੪
॥੯॥ਸਿਰੀਗੁਰੂਸਿਰੀਗੁਰੂਸਿਰੀਗੁਰੂਸਤਿਜੀਉ॥ਗੁਰਕਹਿਆਮਾਨੁਨਿਜਨਿਧਾ
ਨੁਸਚੁਜਾਨੁਮੰਤ੍ਰੁਇਹੈਨਿਸਿਬਾਸੁਰਹੋਇਕਲ੍ਯਾਨੁਲਹਹਿਪਰਮਗਤਿਜੀਉ॥ਕਾ
ਮੁਕ੍ਰੋਧੁਲੋਭੁਮੋਹੁਜਣਜਣਸਿਉਛਾਡੁਧੋਹੁਹਉਮੈਕਾਫੰਧੁਕਾਟੁਸਾਧਸੰਗਿਰਤਿ
ਜੀਉ॥ਦੇਹਗੇਹੁਤ੍ਰਿਅਸਨੇਹੁਚਿਤਬਿਲਾਸੁਜਗਤਏਹੁਚਰਨਕਮਲਸਦਾਸੇ

ਉਦ੍ਰਿੜੁਤਾਕਰੁਮਾਤਿਜੀਉ॥ਨਾਮੁਸਾਰੁਹੀਏਧਾਰੁਤਜੁਬਿਕਾਰੁਮਨਗਯੰਦਸਿਰੀਗੁਰੂ
ਸਿਰੀਗੁਰੂਸਿਰੀਗੁਰੂਸਤਿਜੀਉ॥੫॥੧੦॥ਸੇਵਕਕੈਭਰਪੂਰਜੁਗੁਜੁਗੁਵਾਹਗੁਰੂਤੇ
ਰਾਸਭੁਸਦਕਾ॥ਨਿਰੰਕਾਰੁਪ੍ਰਭੁਸਦਾਸਲਾਮਤਿਕਹਿਨਸਕੈਕੋਊਤੂਕਦਕਾ॥ਬ੍ਰਹ
ਮਾਬਿਸਨੁਸਿਰੇਤੈਅਗਨਤਤਿਨਕਉਮੋਹੁਭਯਾਮਨਮਦਕਾ॥ਚਵਰਾਸੀਲਖਜੋ
ਨਿਉਪਾਈਰਿਜਕੁਦੀਆਸਭਹੂਕਉਤਦਕਾ॥ਸੇਵਕਕੈਭਰਪੂਰਜੁਗੁਜੁਗੁਵਾਹਗੁ
ਰੂਤੇਰਾਸਭੁਸਦਕਾ॥੧॥੧੧॥ਵਾਹੁਵਾਹੁਕਾਬਡਾਤਮਾਸਾ॥ਆਪੇਹਸੈਆਪਿਹੀਚਿ
ਤਵੈਆਪੇਚੰਦੁਸੂਰੁਪਰਗਾਸਾ॥ਆਪੇਜਲੁਆਪੇਥਲੁਥੰਮ੍ਹਨੁਆਪੇਕੀਆਘਟਿਘ
ਟਿਬਾਸਾ॥ਆਪੇਨਰੁਆਪੇਫੁਨਿਨਾਰੀਆਪੇਸਾਰਿਆਪਹੀਪਾਸਾ॥ਗੁਰਮੁਖਿਸੰ
ਗਤਿਸਭੈਬਿਚਾਰਹੁਵਾਹੁਵਾਹੁਕਾਬਡਾਤਮਾਸਾ॥੨॥੧੨॥ਕੀਆਖੇਲੁਬਡਮੇਲੁ
ਤਮਾਸਾਵਾਹਿਗੁਰੂਤੇਰੀਸਭਰਚਨਾ॥ਤੂਜਲਿਥਲਿਗਗਨਿਪਯਾਲਿਪੂਰਿਰਹ੍ਯਾ
ਅੰਮ੍ਰਿਤਤੇਮੀਠੇਜਾਕੇਬਚਨਾ॥ਮਾਨਹਿਬ੍ਰਹਮਾਦਿਕਰੁਦ੍ਰਾਦਿਕਕਾਲਕਾਕਾਲੁਨਿ
ਰੰਜਨਜਚਨਾ॥ਗੁਰਪਰਸਾਦਿਪਾਈਐਪਰਮਾਰਥੁਸਤਸੰਗਤਿਸੇਤੀਮਨੁਖਚਨਾ
ਕੀਆਖੇਲੁਬਡਮੇਲੁਤਮਾਸਾਵਾਹਗੁਰੂਤੇਰੀਸਭਰਚਨਾ॥੩॥੧੩॥੪੨॥ਅਗਮੁ
ਅਨੰਤੁਅਨਾਦਿਆਦਿਜਿਸੁਕੋਇਨਜਾਣੈ॥ਸਿਵਬਿਰੰਚਿਧਰਿਧ੍ਯਾਨੁਨਿਤਹਿ
ਜਿਸੁਬੇਦੁਬਖਾਣੈ॥ਨਿਰੰਕਾਰੁਨਿਰਵੈਰੁਅਵਰੁਨਹੀਦੂਸਰਕੋਈ॥ਭੰਜਨਗੜ੍ਹਣ
ਸਮਥੁਤਰਣਤਾਰਣਪ੍ਰਭੁਸੋਈ॥ਨਾਨਾਪ੍ਰਕਾਰਜਿਨਿਜਗੁਕੀਓਜਨੁਮਥੁਰਾਰਸਨਾ
ਰਸੈ॥ਸ੍ਰੀਸਤਿਨਾਮੁਕਰਤਾਪੁਰਖੁਗੁਰਰਾਮਦਾਸਚਿਤਹਬਸੈ॥੧॥ਗੁਰੂਸਮਰਥੁਗ
ਹਿਕਰੀਆਧ੍ਰੁਅਬੁਧਿਸੁਮਤਿਸੰਮ੍ਹਾਰਨਕਉ॥ਫੁਨਿਧ੍ਰੰਮਧੁਜਾਫਹਰੰਤਿਸਦਾਅਘ
ਪੁੰਜਤਰੰਗਨਿਵਾਰਨਕਉ॥ਮਥੁਰਾਜਨਜਾਨਿਕਹੀਜੀਅਸਾਚੁਸੁਅਉਰਕਛੂਨਬਿ
ਚਾਰਨਕਉ॥ਹਰਿਨਾਮੁਬੋਹਿਥੁਬਡੌਕਲਿਮੈਭਵਸਾਗਰਪਾਰਿਉਤਾਰਨਕਉ॥੨॥
ਸੰਤਤਹੀਸਤਸੰਗਤਿਸੰਗਸੁਰੰਗਰਤੇਜਸੁਗਾਵਤਹੈ॥ਧ੍ਰਮਪੰਥੁਧਰਿਓਧਰਨੀਧ
ਰਆਪਿਰਹੇਲਿਵਧਾਰਿਨਧਾਵਤਹੈ॥ਮਥੁਰਾਭਨਿਭਾਗਭਲੇਉਨ੍ਹਕੇਮਨਇਛਤ
ਹੀਫਲਪਾਵਤਹੈ॥ਰਵਿਕੇਸੁਤਕੋਤਿਨ੍ਹਤ੍ਰਾਸੁਕਹਾਜੁਚਰੰਨਗੁਰੂਚਿਤੁਲਾਵਤਹੈ॥

ਤ੍ਰ॥ਨਿਰਮਲਨਾਮੁਸੁਧਾਪਰਪੂਰਨਸਬਦਤਰੰਗਪ੍ਰਗਟਿਤਦਿਨਆਗਰੁ॥ਗਹਿ
ਰਗੰਭੀਰੁਅਥਾਹਅਤਿਬਡਸੁਭਰੁਸਦਾਸਭਬਿਧਿਰਤਨਾਗਰੁ॥ਸੰਤਮਰਾਲਕਰ
ਹਿਕੰਤੂਹਲਤਿਨਜਮਤ੍ਰਾਸਮਿਟਿਓਦੁਖਕਾਗਰੁ॥ਕਲਿਜੁਗਿਦੁਰਤਦੂਰਿਕਰਿਬੇ
ਕਉਦਰਸਨੁਗੁਰੂਸਗਲਸੁਖਸਾਗਰੁ॥੪॥ਜਾਕਉਮੁਨਿਧ੍ਯਾਨੁਧਰੈਫਿਰਤਸਗਲ
ਜੁਗਕਬਹੁਕਕੋਊਪਾਵੈਆਤਮਪ੍ਰਗਾਸਕਉ॥ਬੇਦਬਾਣੀਸਹਿਤਬਿਰੰਚਿਜਸੁ
ਗਾਵੈਜਾਕੋਸਿਵਮੁਨਿਗਹਿਨਤ੍ਯਾਤਕਬਿਲਾਸਕਉ॥ਜਾਕੌਜੋਗੀਜਤੀਸਿਧਸਾ
ਧਿਕਅਨੇਕਤਪਜਟਾਜੂਟਭੇਖਕੀਏਫਿਰਤਉਦਾਸਕਉ॥ਸੁਤਿਨਿਸਤਿਗੁਰਿ
ਸੁਖਭਾਇਕ੍ਰਿਪਾਧਾਰੀਜੀਅਨਾਮਕੀਬਡਾਈਦਈਗੁਰਰਾਮਦਾਸਕਉ॥੫॥ਨਾਮੁ
ਨਿਧਾਨੁਧਿਆਨੁਅੰਤਰਗਤਿਤੇਜਪੁੰਜਤਿਹੁਲੋਗਪ੍ਰਗਾਸੇ॥ਦੇਖਤਦਰਸੁਭਟਕਿ
ਭ੍ਰਮਭਜਤਦੁਖਪਰਹਰਿਸੁਖਸਹਜਬਿਗਾਸੇ॥ਸੇਵਕਸਿਖਸਦਾਅਤਿਲੁਭਿਤ
ਅਲਿਸਮੂਹਜਿਉਕੁਸਮਸੁਬਾਸੇ॥ਬਿਦ੍ਯਮਾਨਗੁਰਿਆਪਿਥਪ੍ਉਥਿਰੁਸਾਚਉ
ਤਖਤੁਗੁਰੂਰਾਮਦਾਸੈ॥੬॥ਤਾਰ੍ਉਸੰਸਾਰੁਮਾਯਾਮਦਮੋਹਿਤਅੰਮ੍ਰਿਤਨਾਮੁਦੀ
ਅਉ॥ਸਮਰਥੁ॥ਫੁਨਿਕੀਰਤਿਵੰਤਸਦਾਸੁਖਸੰਪਤਿਰਿਧਿਅਰੁਸਿਧਿਨਛੋਡਇ
ਸਥੁ॥ਦਾਨਿਬਡੌਅਤਿਵੰਤੁਮਹਾਬਲਿਸੇਵਕਿਦਾਸਿਕਹਿਓਇਹੁਤਥੁ॥ਤਾਹਿ
ਕਹਾਪਰਵਾਹਕਾਹੂਕੀਜਾਕੈਬਸੀਸਿਧਰਿਓਗੁਰਿਹਥੁ॥੭॥੪੯॥ਤੀਨਿਭਵਨ
ਭਰਪੂਰਿਰਹਿਓਸੋਈ॥ਅਪਨਸਰਸੁਕੀਅਉਨਜਗਤਕੋਈ॥ਆਪੁਨਆਪੁਆ
ਪਹੀਉਪਾਯਉ॥ਸੁਰਿਨਰਅਸੁਰਅੰਤੁਨਹੀਪਾਯਉ॥ਪਾਯਉਨਹੀਅੰਤੁਸੁਰੇਅ
ਸੁਰਹਨਰਗਣਗੰਧ੍ਰਬਖੋਜੰਤਫਿਰੇ॥ਅਬਿਨਾਸੀਅਚਲੁਅਜੋਨੀਸੰਭਉਪੁਰ
ਖੋਤਮੁਅਪਾਰਪਰੇ॥ਕਰਣਕਾਰਣਸਮਰਥੁਸਦਾਸੋਈਸਰਬਜੀਅਮਨਿਧ੍ਯਾਇ
ਯਉ॥ਸ੍ਰੀਗੁਰਰਾਮਦਾਸਜਯੋਜਯਜਗਮਹਿਤੈਹਰਿਪਰਮਪਦੁਪਾਇਯਉ॥੧॥
ਸਤਿਗੁਰਿਨਾਨਕਿਭਗਤਿਕਰੀਇਕਮਨਿਤਨੁਮਨੁਧਨੁਗੋਬਿੰਦਦੀਅਉ॥ਅੰਗ
ਦਿਅਨੰਤਮੂਰਤਿਨਿਜਧਾਰੀਅਗਮਗ੍ਯਾਨਰਸਿਰਸ੍ਯਉਹੀਅਉ॥ਗੁਰਿਅਮਰਦ
ਸਿਕਰਤਾਰੁਕੀਅਉਵਸਿਵਾਹੁਵਾਹੁਕਰਿਧ੍ਯਾਇਯਉ॥ਸ੍ਰੀਗੁਰਰਾਮਦਾਸਜਯੋ

ਜਯਜਗਮਹਿਤੈਹਰਿਪਰਮਪਦੁਪਾਇਯਉ॥੨॥ਨਾਮਦੇਉਧ੍ਰੂਪ੍ਰਹਲਾਦੁਸੁਦਾਮਾਪੁ
ਬਭਗਤਹਰਿਕੇਜੁਗਣੰ॥ਅੰਬਰੀਕੁਜਯਦੇਵਤ੍ਰਿਲੋਚਨੁਨਾਮਾਅਵਰੁਕਬੀਰੁਭ
ਣੰ॥ਤਿਨਕੋਅਵਤਾਰੁਭਯਉਕਲਿਸਿੰਭਿਤਰਿਜਸੁਜਗਤ੍ਰਪਰਿਛਾਇਯਉ॥ਸ੍ਰੀਗੁਰ
ਰਾਮਦਾਸਜਯੋਜਯਜਗਮਹਿਤੈਹਰਿਪਰਮਪਦੁਪਾਇਯਉ॥੩॥ਮਨਸਾਕਰਿਸਿ
ਮਰੰਤਤੁਝੈਨਰਕਾਮੁਕ੍ਰੋਧੁਮਿਟਿਯਉਜੁਤਿਣੰ॥ਬਾਚਾਕਰਿਸਿਮਰੰਤਤੁਝੈਤਿਨ੍ਹਦੁ
ਖੁਦਰਿਦ੍ਰੁਮਿਟਯਉਜੁਖਿਣੰ॥ਕਰਮਕਰਿਤੁਅਦਰਸਪਰਸਪਾਰਸਸਰਬਲ੍ਯਭ
ਟਜਸੁਗਾਇਯਉ॥ਸ੍ਰੀਗੁਰਰਾਮਦਾਸਜਯੋਜਯਜਗਮਹਿਤੈਹਰਿਪਰਮਪਦੁਪਾ
ਇਯਉ॥੪॥ਜਿਹਸਤਿਗੁਰਸਿਮਰੰਤਨਯਨਕੇਤਿਮਰਮਿਟਹਿਖਿਨੁ॥ਜਿਹ
ਸਤਿਗੁਰਸਿਮਰੰਥਿਰਿਦੈਹਰਿਨਾਮੁਦਿਨੋਦਿਨੁ॥ਜਿਹਸਤਿਗੁਰਸਿਮਰੰਥਿਜੀਅ
ਕੀਤਪਤਿਮਿਟਾਵੈ॥ਜਿਹਸਤਿਗੁਰਸਿਮਰੰਥਿਰਿਧਿਸਿਧਿਨਵਨਿਧਿਪਾਵੈ॥
ਸੋਈਰਾਮਦਾਸੁਗੁਰੁਬਲ੍ਯਭਣਿਮਿਲਿਸੰਗਤਿਧੰਨਿਧੰਨਿਕਰਹੁ॥ਜਿਹਸਤਿਗੁ
ਰਲਗਿਪ੍ਰਭੁਪਾਈਐਸੋਸਤਿਗੁਰੁਸਿਮਰਹੁਨਰਹੁ॥੫॥੫੪॥ਜਿਨਿਸਬਦੁਕ
ਮਾਇਪਰਮਪਦੁਪਾਇਓਸੇਵਾਕਰਤਨਛੋਡਿਓਪਾਸੁ॥ਤਾਤੇਗਉਹਰੁਗ੍ਯ੍ਯਾਨਪ੍ਰਗਟੁ
ਉਜੀਆਰਉਦੁਖਦਰਿਦ੍ਰਅੰਧ੍ਯ੍ਯਾਰਕੋਨਾਸੁ॥ਕਵਿਕੀਰਤਜੋਸੰਤਚਰਨਮੁੜਿਲਾ
ਗਹਿਤਿਨ੍ਹਕਾਮਕ੍ਰੋਧਜਮਕੋਨਹੀਤ੍ਰਾਸੁ॥ਜਿਵਅੰਗਦੁਅੰਗਿਸੰਗਿਨਾਨਕਗੁਰਤਿ
ਵਗੁਰਅਮਰਦਾਸਕੈਗੁਰੁਰਾਮਦਾਸੁ॥੧॥ਜਿਨਿਸਤਿਗੁਰੁਸੇਵਿਪਦਾਰਥੁਪਾਯ
ਉਨਿਸਿਬਾਸੁਰਹਰਿਚਰਨਨਿਵਾਸੁ॥ਤਾਤੇਸੰਗਤਿਸਘਨਭਾਇਭਉਮਾਨਹਿਤੁਮ
ਮਲੀਆਗਰਪ੍ਰਗਟਸੁਬਾਸੁ॥ਧ੍ਰੂਪ੍ਰਹਲਾਦਕਬੀਰਤਿਲੋਚਨਨਾਮੁਲੈਤਉਪਜ੍ਯ੍ਯੋ
ਜੁਪ੍ਰਗਾਸੁ॥ਜਿਹਪਿਖਤਅਤਿਹੋਇਰਹਸੁਮਨਿਸੋਈਸੰਤਸਹਾਰੁਗੁਰੂਰਾਮਦਾਸੁ
॥੨॥ਨਾਨਕਿਨਾਮੁਨਿਰੰਜਨਜਾਨ੍ਯ੍ਯਉਕੀਨੀਭਗਤਿਪ੍ਰੇਮਲਿਵਲਾਈ॥ਤਾਤੇਅੰਗ
ਦੁਅੰਗਸੰਗਿਭਯਉਸਾਇਰੁਤਿਨਿਸਬਦਸੁਰਤਿਕੀਨੀਵਰਖਾਈ॥ਗੁਰਅਮਰ
ਦਾਸਕੀਅਕਥਕਥਾਹੈਇਕਜੀਹਕਛੁਕਹੀਨਜਾਈ॥ਸੋਢੀਸ੍ਰਿਸ੍ਟਿਸਕਲਤਾਰ
ਣਕਉਅਬਗੁਰਰਾਮਦਾਸਕਉਮਿਲੀਬਡਾਈ॥੩॥ਹਮਅਵਗੁਣਿਭਰੇਏਕੁ

ਗੁਣੁਨਾਹੀਅੰਮ੍ਰਿਤੁਛਾਡਿਬਿਖੈਬਿਖੁਖਾਈ॥ਮਾਯਾਮੋਹਭਰਮਪੈਭੂਲੇਸੁਤਦਾ
ਰਾਸਿਉਪ੍ਰੀਤਿਲਗਾਈ॥ਇਕੁਉਤਮਪੰਥੁਸੁਨਿਓਗੁਰਸੰਗਤਿਤਿਹਮਿਲੰਤ
ਜਮਤ੍ਰਾਸਮਿਟਾਈ॥ਇਕਅਰਦਾਸਿਭਾਟਕੀਰਤਿਕੀਗੁਰਰਾਮਦਾਸਰਾਖਹੁਸਰ
ਣਾਈ॥੪॥੫੮॥ਮੋਹੁਮਲਿਬਿਵਸਿਕੀਅਉਕਾਮੁਗਹਿਕੇਸਪਛਾੜ੍ਯ੍ਯਉ॥
ਕ੍ਰੋਧੁਖੰਡਿਪਰਚੰਡਿਲੋਭੁਅਪਮਾਨਸਿਉਝਾੜ੍ਯ੍ਯਉ॥ਜਨਮੁਕਾਲੁਕਰਜੋੜਿਹੁਕ
ਮੁਜੋਹੋਇਸੁਮੰਨੈ॥ਭਵਸਾਗਰੁਬੰਧਿਅਉਸਿਖਤਾਰੇਸੁਪ੍ਰਸੰਨੈ॥ਸਿਰਿਆਤ
ਪਤੁਸਚੌਤਖਤੁਜੋਗਭੋਗਸੰਜੁਤੁਬਲਿ॥ਗੁਰਰਾਮਦਾਸਸਚੁਸਲ੍ਯਭਣਿਤੂ
ਅਟਲੁਰਾਜਿਅਭਗੁਦਲਿ॥੧॥ਤੂਸਤਿਗੁਰੁਚਹੁਜੁਗੀਆਪਿਆਪੇਪਰਮੇ
ਸਰੁ॥ਸੁਰਿਨਰਸਾਧਿਕਸਿਧਿਸਿਖਸੇਵੰਤਧੁਰਹਧੁਰੁ॥ਆਦਿਜੁਗਾਦਿਅ
ਨਾਦਿਕਲਾਧਾਰੀਤ੍ਰਿਹੁਲੋਅਹ॥ਅਗਮਨਿਗਮਉਧਰਣਜਰਾਜੰਮਿਹਿਆ
ਰੋਅਹ॥ਗੁਰਅਮਰਦਾਸਿਥਿਰੁਥਪਿਅਉਪਰਗਾਮੀਤਾਰਣਤਰਣ॥ਅਘ
ਅੰਤਕਬਦੈਨਸਲ੍ਯਕਵਿਗੁਰਰਾਮਦਾਸਤੇਰੀਸਰਣ॥੨॥੬੦॥

ਸਵਈਏਮਹਲੇਪੰਜਵੇਕੇ੫ ੧ੴਸਤਿਗੁਰਪ੍ਰਸਾਦਿ॥

ਸਿਮਰੰਸੋਈਪੁਰਖੁਅਚਲੁਅਬਿਨਾਸੀ॥ਜਿਸੁਸਿਮਰਤਦੁਰਮਤਿਮਲੁਨਾਸੀ॥
ਸਤਿਗੁਰਚਰਣਕਵਲਰਿਦਿਧਾਰੰ॥ਗੁਰਅਰਜੁਨਗੁਣਸਹਜਿਬਿਚਾਰੰ॥ਗੁਰ
ਰਾਮਦਾਸਘਰਿਕੀਅਉਪ੍ਰਗਾਸਾ॥ਸਗਲਮਨੋਰਥਪੂਰੀਆਸਾ॥ਤੈਜਨਮ
ਤਗੁਰਮਤਿਬ੍ਰਹਮੁਪਛਾਣਿਓ॥ਕਲ੍ਯਜੋੜਿਕਰਸੁਜਸੁਵਖਾਣਿਓ॥ਭਗਤਿਜੋ
ਗਕਉਜੈਤਵਾਰੁਹਰਿਜਨਕਉਪਾਯਉ॥ਸਬਦੁਗੁਰੂਪਰਕਾਸਿਓਹਰਿਰਸਨਬ
ਸਾਯਉ॥ਗੁਰੁਨਾਨਕਅੰਗਦਅਮਰਲਾਗਿਉਤਮੁਪਦੁਪਾਯਉ॥ਗੁਰੁਅਰਜੁਨੁਘ
ਰਿਗੁਰਰਾਮਦਾਸਭਗਤਉਤਰਿਆਯਉ॥੧॥ਬਡਭਾਗੀਉਨਮਾਨਿਅਉਰਿ
ਦਿਸਬਦੁਬਸਾਯਉ॥ਮਨੁਮਾਣਕੁਸੰਤੋਖਿਅਉਗੁਰਿਨਾਮੁਦ੍ਰਿੜ੍ਹਾਯਉ॥ਅ
ਗਮੁਅਗੋਚਰੁਪਾਰਬ੍ਰਹਮੁਸਤਿਗੁਰਿਦਰਸਾਯਉ॥ਗੁਰੁਅਰਜੁਨੁਘਰਿਗੁਰਰਾ

ਮਦਾਸਅਨਭਉਠਹਰਾਯਉ॥੨॥ਜਨਕਰਾਜੁਬਰਤਾਇਆਸਤਿਜੁਗੁਆਲੀ
ਣਾ॥ਗੁਰਸਬਦੇਮਨੁਮਾਨਿਆਅਪਤੀਜੁਪਤੀਣਾ॥ਗੁਰੁਨਾਨਕੁਸਚੁਨੀਵਸਾਜਿ
ਸਤਿਗੁਰਸੰਗਿਲੀਣਾ॥ਗੁਰੁਅਰਜੁਨੁਘਰਿਗੁਰਰਾਮਦਾਸਅਪਰੰਪਰੁਬੀਣਾ॥
੩॥ਖੇਲੁਗੂੜ੍ਹਉਕੀਅਉਹਰਿਰਾਇਸੰਤੋਖਿਸਮਾਚਰਿ੍ਯ੍ਯਉਬਿਮਲਬੁਧਿਸਤਿਗੁਰਿ
ਸਮਾਣਉ॥ਆਜੋਨੀਸੰਭਵਿਅਉਸੁਜਸੁਕਲ੍ਯ੍ਯਕਵੀਅਣਿਬਖਾਣਿਅਉ॥ਗੁਰਿ
ਨਾਨਕਿਅੰਗਦੁਵਰ੍ਯ੍ਯਉਗੁਰਿਅੰਗਦਿਅਮਰਨਿਧਾਨੁ॥ਗੁਰਿਰਾਮਦਾਸਿਅਰਜੁਨੁਵ
ਰ੍ਯ੍ਯਉਪਾਰਸੁਪਰਸੁਪ੍ਰਮਾਣੁ॥੪॥ਸਦਜੀਵਣੁਅਰਜੁਨੁਅਮੋਲੁਆਜੋਨੀਸੰਭਉ
॥ਭਯਭੰਜਨੁਪਰਦੁਖਨਿਵਾਰੁਅਪਾਰੁਅਨੰਭਉ॥ਅਗਹਗਹਣੁਭ੍ਰਮੁਭ੍ਰਾਂਤਿਦਹ
ਨੁਸੀਤਲੁਸੁਖਦਾਤਉ॥ਆਸੰਭਉਉਦਵਿਅਉਪੁਰਖੁਪੂਰਨਬਿਧਾਤਉ॥
ਨਾਨਕਆਦਿਅੰਗਦਅਮਰਸਤਿਗੁਰਸਬਦਿਸਮਾਇਅਉ॥ਧਨੁਧੰਨੁਗੁਰੁ
ਰਾਮਦਾਸਗੁਰੁਜਿਨਿਪਾਰਸੁਪਰਸਿਮਿਲਾਇਅਉ॥੫॥ਜੈਜੈਕਾਰੁਜਾਸੁਜਗ
ਅੰਦਰਿਮੰਦਰਿਭਾਗੁਜੁਗਤਿਸਿਵਰਹਤਾ॥ਗੁਰੁਪੂਰਾਪਾਯਉਬਡਭਾਗੀਲਿਵ
ਲਾਗੀਮੇਦਨਿਭਰੁਸਹਤਾ॥ਭਯਭੰਜਨੁਪਰਪੀਰਨਿਵਾਰਨੁਕਲ੍ਯ੍ਯਸਹਾਰੁਤੋਹਿਜ
ਸੁਬਕਤਾ॥ਕੁਲਿਸੋਢੀਗੁਰਰਾਮਦਾਸਤਨੁਧਰਮਧੁਜਾਅਰਜੁਨੁਹਰਿਭਗਤਾ॥
੬॥ਧ੍ਰੰਮਧੀਰੁਗੁਰਮਤਿਗਭੀਰੁਪਰਦੁਖਬਿਸਾਰਣੁ॥ਸਬਦਸਾਰੁਹਰਿਸਮਉ
ਦਾਰੁਅਹੰਮੇਵਨਿਵਾਰਣੁ॥ਮਹਾਦਾਨਿਸਤਿਗੁਰਗਿਆਨਿਮਨਿਚਾਉਨਹੁਟੈ॥ਸ
ਤਿਵੰਤੁਹਰਿਨਾਮੁਮੰਤ੍ਰੁਨਵਨਿਧਿਨਨਿਖੁਟੈ॥ਗੁਰਰਾਮਦਾਸਤਨੁਸਰਬਮੈਸਹਜਿ
ਚਦੋਆਤਾਣਿਅਉ॥ਗੁਰਅਰਜੁਨਕਲ੍ਯ੍ਯੁਚਰੈਤੈਰਾਜਜੋਗਰਸੁਜਾਣਿਅਉ॥੭
॥ਭੈਨਿਰਭਉਮਾਣਿਅਉਲਾਖਮਹਿਅਲਖੁਲਖਾਯਉ॥ਅਗਮੁਅਗੋਚਰ
ਗਤਿਗਭੀਰੁਸਤਿਗੁਰਿਪਰਚਾਯਉ॥ਗੁਰਪਰਚੈਪਰਵਾਣੁਰਾਜਮਹਿਜੋਗੁਕ
ਮਾਯਉ॥ਧੰਨਿਧੰਨਿਗੁਰੁਧੰਨਿਅਭਰਸਰਸੁਭਰਭਰਾਯਉ॥ਗੁਰਗਮਪ੍ਰਮਾਣਿ
ਅਜਰੁਜਰਿਓਸਰਿਸੰਤੋਖੁਸਮਾਯਉ॥ਗੁਰਅਰਜੁਨਕਲ੍ਯ੍ਯੁਚਰੈਤੈਸਹਜਿਜੋਗੁਨਿ
ਜੁਪਾਯਉ॥੮॥ਅਮਿਉਰਸਨਾਬਦਨਿਬਰਦਾਤਿਅਲਖਅਪਾਰਗੁਰਸੂਰਸ

ਬਦਿਹਉਮੈਨਿਵਾਰ੍ਯ੍ਯਉ॥ਪੰਚਾਹਰੁਨਿਦਲਿਅਉਸੁੰਨਸਹਜਿਨਿਜਘਰਿਸਹਾਰ੍ਯ੍ਯ
ਉ॥ਹਰਿਨਾਮਲਾਗਿਜਗੁਉਧਰ੍ਯ੍ਯਉਸਤਿਗੁਰੁਰਿਦੈਬਸਾਇਅਉ॥ਗੁਰਅਰਜੁਨਕਲ੍ਯ੍ਯੁ
ਚਰੈਤੈਜਨਕਹਕਲਸੁਦੀਪਾਇਅਉ॥੯॥ਸੋਰਠੇ॥ ॥ਗੁਰੁਅਰਜੁਨੁਪੁਰਖੁਪ੍ਰ
ਮਾਣੁਪਾਰਥਉਚਾਲੈਨਹੀ॥ਨੇਜਾਨਾਮਨੀਸਾਣੁਸਤਿਗੁਰਸਬਦਿਸਵਾਰਿਅਉ॥੧
॥ਭਵਜਲੁਸਾਇਰੁਸੇਤੁਨਾਮੁਹਰੀਕਾਬੋਹਿਥਾ॥ਤੁਅਸਤਿਗੁਰਸੰਹੇਤੁਨਾਮਿਲਾਗਿਜ
ਗੁਉਧਰ੍ਯ੍ਯਉ॥੨॥ਜਗਤਉਧਾਰਣੁਨਾਮੁਸਤਿਗੁਰਤੁਠੈਪਾਇਅਉ॥ਅਬਨਾਹਿਅ
ਵਰਸਰਿਕਾਮੁਬਾਰੰਤਰਿਪੂਰੀਪੜੀ॥੩॥੧੨॥ਜੋਤਿਰੂਪਿਹਰਿਆਪਿਗੁਰੂਨਾਨ
ਕੁਕਹਾਯਉ॥ਤਾਤੇਅੰਗਦੁਭਯਉਤਤਸਿਉਤਤੁਮਿਲਾਯਉ॥ਅੰਗਦਿਕਿਰਪ
ਧਾਰਿਅਮਰੁਸਤਿਗੁਰੁਥਿਰੁਕੀਅਉ॥ਅਮਰਦਾਸਿਅਮਰਤੁਛਤ੍ਰੁਗੁਰਰਾਮਹਿ
ਦੀਅਉ॥ਗੁਰਰਾਮਦਾਸਦਰਸਨੁਪਰਸਿਕਹਿਮਥੁਰਾਅੰਮ੍ਰਿਤਬਯਣ॥ਮੂਰਤਿ
ਪੰਚਪ੍ਰਮਾਣਪੁਰਖੁਗੁਰੁਅਰਜੁਨੁਪਿਖਹੁਨਯਣ॥੧॥ਸਤਿਰੂਪੁਸਤਿਨਾਮੁਸਤੁਸੰ
ਤੋਖੁਧਰਿਓਉਰਿ॥ਆਦਿਪੁਰਖਿਪਰਤਖਿਲਿਖ੍ਯ੍ਯਉਅਛਰੁਮਸਤਕਿਧੁਰਿ॥ਪ੍ਰ
ਗਟਜੋਤਿਜਗਮਗੈਤੇਜੁਭੂਅਮੰਡਲਿਛਾਯਉ॥ਪਾਰਸੁਪਰਸਿਪਰਸੁਪਰਸਿਗੁ
ਰਿਗੁਰੂਕਹਾਯਉ॥ਭਨਿਮਥੁਰਾਮੂਰਤਿਸਦਾਥਿਰੁਲਾਇਚਿਤੁਸਨਮੁਖਰਹਹੁ॥ਕ
ਲਜੁਗਿਜਹਾਜੁਅਰਜੁਨੁਗੁਰੂਸਗਲਸ੍ਰਿਸ੍ਟਿਲਗਿਬਿਤਰਹੁ॥੨॥ਤਿਹਜਨਜਾਚ
ਹੁਜਗਤ੍ਰਪਰਜਾਨੀਅਤੁਬਾਸੁਰਰਯਨਿਬਾਸੁਜਾਕੋਹਿਤੁਨਾਮਸਿਉ॥ਪਰਮਅ
ਤੀਤੁਪਰਮੇਸੁਰਕੈਰੰਗਿਰੰਗ੍ਯ੍ਯੌਬਾਸਨਾਤੇਬਾਹਰਿਪੈਦੇਖੀਅਤੁਧਾਮਸਿਉ॥ਅਪਰ
ਪਰੰਪਰਪੁਰਖਸਿਉਪ੍ਰੇਮੁਲਾਗ੍ਯ੍ਯੌਬਿਨੁਭਗਵੰਤਰਸੁਨਾਹੀਅਉਰੈਕਾਮਸਿਉ॥
ਮਥੁਰਾਕੋਪ੍ਰਭੁਸ੍ਰਬਮਯਅਰਜੁਨਗੁਰੁਭਗਤਿਕੈਹੇਤਿਪਾਇਰਹਿਓਮਿਲਿਰਾਮ
ਸਿਉ॥੩॥ਅੰਤੁਨਪਾਵਤਦੇਵਸਬੈਮੁਨਿਇੰਦ੍ਰਮਹਾਸਿਵਜੋਗਕਰੀ॥ਫੁਨਿਬੇ
ਦਬਿਰੰਚਿਬਿਚਾਰਿਰਹਿਓਹਰਿਜਾਪੁਨਛਾਡ੍ਯ੍ਯਉਏਕਘਰੀ॥ਮਥੁਰਾਜਨਕੋਪ੍ਰਭੁਦੀ
ਨਦਯਾਲੁਹੈਸੰਗਤਿਸ੍ਰਿਸ੍ਟਿਨਿਹਾਲੁਕਰੀ॥ਰਾਮਦਾਸਿਗੁਰੂਜਗਤਾਰਨਕਉਗੁਰਜੋ
ਤਿਅਰਜੁਨਮਾਹਿਧਰੀ॥੪॥ਜਗਅਉਰੁਨਯਾਹਿਮਹਾਤਮਮੈਅਵਤਾਰੁਉਜਾਗ

ਭੁਅਨਿਕੀਅਉ॥ਤਿਨਕੇਦੁਖਕੋਟਿਕਦੂਰਿਗਏਮਥੁਰਾਜਿਨਅੰਮ੍ਰਿਤਨਾਮੁਪੀ
ਅਉ॥ਇਹਪਧਤਿਤੇਮਤਚੂਕਹਿਰੇਮਨਭੇਦੁਬਿਭੇਦੁਨਜਾਨਬੀਅਉ॥ਪਰਤ
ਛਿਰਿਦੈਗੁਰਅਰਜੁਨਕੈਹਰਿਪੂਰਨਬ੍ਰਹਮਿਨਿਵਾਸੁਲੀਅਉ॥੪॥ਜਬਲਉ
ਨਹੀਭਾਗਲਿਲਾਰਉਦੈਤਬਲਉਭ੍ਰਮਤੇਫਿਰਤੇਬਹੁਧਾਯਉ॥ਕਲਿਘੋਰਸ
ਮੁਦ੍ਰਮੈਬੂਡਤਥੇਕਬਹੂਮਿਟਿਹੈਨਹੀਰੇਪਛੁਤਾਯਉ॥ਤਤੁਬਿਚਾਰੁਯਹੈਮਥੁਰਾ
ਜਗਤਾਰਨਕਉਅਵਤਾਰੁਬਨਾਯਉ॥ਜਪੵਉਜਿਨਅਰਜੁਨਦੇਵਗੁਰੂਫਿਰਿ
ਸੰਕਟਜੋਨਿਗਰਭਨਆਯਉ॥੫॥ਕਲਿਸਮੁਦ੍ਰਭਏਰੂਪਪ੍ਰਗਟਿਹਰਿਨਾਮਉ
ਧਾਰਨੁ॥ਬਸਹਿਸੰਤਜਿਸੁਰਿਦੈਦੁਖਦਾਰਿਦ੍ਰਨਿਵਾਰਨੁ॥ਨਿਰਮਲਭੇਖਅਪਾ
ਰਤਾਸੁਬਿਨੁਅਵਰੁਨਕੋਈ॥ਮਨਬਚਜਿਨਿਜਾਣਿਅਉਭਯਉਤਿਹਸਮ
ਸਰਿਸੋਈ॥ਧਰਨਿਗਗਨਨਵਖੰਡਮਹਿਜੋਤਿਸ੍ਵਰੂਪੀਰਹਿਓਭਰਿ॥ਭਨਿ
ਮਥੁਰਾਕਛੁਭੇਦੁਨਹੀਗੁਰੁਅਰਜੁਨੁਪਰਤਖੵਹਰਿ॥੭॥੧੯॥ਅਜੈਗੰਗਜਲੁ
ਅਟਲੁਸਿਖਸੰਗਤਿਸਭਨਾਵੈ॥ਨਿਤਪੁਰਾਣਬਾਚੀਅਹਿਬੇਦਬ੍ਰਹਮਾਮੁਖਿ
ਗਾਵੈ॥ਅਜੈਚਵਰੁਸਿਰਿਢੁਲੈਨਾਮੁਅੰਮ੍ਰਿਤੁਮੁਖਿਲੀਅਉ॥ਗੁਰਅਰਜੁਨ
ਸਿਰਿਛਤ੍ਰੁਆਪਿਪਰਮੇਸਰਿਦੀਅਉ॥ਮਿਲਿਨਾਨਕਅੰਗਦਅਮਰਗੁਰਗੁ
ਰੁਰਾਮਦਾਸੁਹਰਿਪਹਿਗਯਉ॥ਹਰਿਬੰਸਜਗਤਿਜਸੁਸੰਚਰੵਉਸੁਕਵਣੁਕਹੈ
ਸ੍ਰੀਗੁਰੁਮੁਯਉ॥੧॥ਦੇਵਪੁਰੀਮਹਿਗਯਉਆਪਿਪਰਮੇਸ੍ਵਰਭਾਯਉ॥ਹਰਿ
ਸਿੰਘਾਸਣੁਦੀਅਉਸਿਰੀਗੁਰੁਤਹਬੈਠਾਯਉ॥ਰਹਸੁਕੀਅਉਸੁਰਦੇਵਤੋਹਿ
ਜਸੁਜਯਜਯਜੰਪਹਿ॥ਅਸੁਰਗਏਤੇਭਾਗਿਪਾਪਤਿਨ੍ਹਭੀਤਰਿਕੰਪਹਿ॥
ਕਾਟੇਸੁਪਾਪਤਿਨ੍ਹਨਰਹੁਕੇਗੁਰੁਰਾਮਦਾਸੁਜਿਨ੍ਹਪਾਇਯਉ॥ਛਤ੍ਰੁਸਿੰਘਾਸ
ਨੁਪਿਰਥਮੀਗੁਰਅਰਜੁਨਕਉਦੇਆਇਅਉ॥੨॥੨੧॥੯॥੧੦॥
੨੨॥੬੦॥੧੨੨॥

ੴਸਤਿਨਾਮੁਕਰਤਾਪੁਰਖੁਨਿਰਭਉਨਿਰਵੈਰੁ
ਅਕਾਲਮੂਰਤਿਅਜੂਨੀਸੈਭੰਗੁਰਪ੍ਰਸਾਦਿ॥
ਸਲੋਕਵਾਰਾਂਤੇਵਧੀਕ॥ਮਹਲਾ੧ ॥ਉਤੰਗੀਪੈਓਹਰੀਗਹਿਰੀਗੰਭੀਰੀ॥ਸਸੁ
ੜਿਸੁਹੀਆਕਿਵਕਰੀਨਿਵਣੁਨਜਾਇਥਣੀ॥ਗਚੁਜਿਲਗਾਗਿੜਵੜੀਸਖੀਏਧਉ
ਲਹਰੀ॥ਸੇਭੀਢਹਦੇਡਿਠੁਮੈਮੁੰਧਨਗਰਬੁਥਣੀ॥੧॥ਸੁਣਿਮੁੰਧੇਹਰਣਾਖੀਏਗੂ
ੜਾਵੈਣੁਅਪਾਰੁ॥ਪਹਿਲਾਵਸਤੁਸਿਞਾਣਿਕੈਤਾਂਕੀਚੈਵਾਪਾਰੁ॥ਦੋਹੀਦਿਚੈਦੁਰ
ਜਨਾਮਿਤ੍ਰਾਂਕੂੰਜੈਕਾਰੁ॥ਜਿਤੁਦੋਹੀਸਜਣਮਿਲਨਿਲਹੁਮੁੰਧੇਵੀਚਾਰੁ॥ਤਨੁਮਨੁ
ਦੀਜੈਸਜਣਾਐਸਾਹਸਣੁਸਾਰੁ॥ਤਿਸਸਉਨੇਹੁਨਕੀਚਈਜਿਦਿਸੈਚਲਣਹਾ
ਰੁ॥ਨਾਨਕਜਿਨ੍ਹੀਇਵਕਰਿਬੁਝਿਆਤਿਨ੍ਹਾਵਿਟਹੁਕੁਰਬਾਣੁ॥੨॥ਜੇਤੂੰਤਾਰੂਪਾ
ਣਿਤਾਹੂਪੁਛੁਤਿੜੰਨ੍ਹਕਲ॥ਤਾਹੂਖਰੇਸੁਜਾਣਵੰਞਾਏਨ੍ਹੀਕਪਰੀ॥੩॥ਝੜਝਖੜ
ਓਹਾੜਲਹਰੀਵਹਨਿਲਖੇਸਰੀ॥ਸਤਿਗੁਰਸਿਉਆਲਾਇਬੇੜੇਡੁਬਣਿਨਾਹਿ
ਭਉ॥੪॥ਨਾਨਕਦੁਨੀਆਕੈਸੀਹੋਈ॥ਸਾਲਕੁਮਿਤੁਨਰਹਿਓਕੋਈ॥ਭਾਈਬੰਧੀ
ਹੇਤੁਚੁਕਾਇਆ॥ਦੁਨੀਆਕਾਰਣਿਦੀਨੁਗਵਾਇਆ॥੫॥ਹੈਹੈਕਰਿਕੈਓਹਿਕ
ਰੇਨਿ॥ਗਲ੍ਹਾਪਿਟਨਿਸਿਰੁਖੋਹੇਨਿ॥ਨਾਉਲੈਨਿਅਰੁਕਰਨਿਸਮਾਇ॥ਨਾਨਕਤਿ
ਨਬਲਿਹਾਰੈਜਾਇ॥੬॥ਰੇਮਨਡੀਗਿਨਡੋਲੀਐਸੀਧੈਮਾਰਗਿਧਾਉ॥ਪਾਛੈ
ਬਾਘੁਡਰਾਵਣੋਆਗੈਅਗਨਿਤਲਾਉ॥ਸਹਸੈਜੀਅਰਾਪਰਿਰਹਿਓਮਾਕਉਅ
ਵਰੁਨਢੰਗੁ॥ਨਾਨਕਗੁਰਮੁਖਿਛੁਟੀਐਹਰਿਪ੍ਰੀਤਮਸਿਉਸੰਗੁ॥੭॥ਬਾਘੁਮਰੈ
ਮਨੁਮਾਰੀਐਜਿਸੁਸਤਿਗੁਰਦੀਖਿਆਹੋਇ॥ਆਪੁਪਛਾਣੈਹਰਿਮਿਲੈਬਹੁੜਿ
ਨਮਰਣਾਹੋਇ॥ਕੀਚੜਿਹਾਥੁਨਬੂਡਈਏਕਾਨਦਰਿਨਿਹਾਲਿ॥ਨਾਨਕਗੁਰਮੁ
ਖਿਉਬਰੇਗੁਰੁਸਰਵਰੁਸਚੀਪਾਲਿ॥੮॥ਅਗਨਿਮਰੈਜਲੁਲੋੜਿਲਹੁਵਿਣੁ
ਗੁਰਨਿਧਿਜਲੁਨਾਹਿ॥ਜਨਮਿਮਰੈਭਰਮਾਈਐਜੇਲਖਕਰਮਕਮਾਹਿ॥ਜਮੁ
ਜਾਗਾਤਿਨਲਗਈਜੇਚਲੈਸਤਿਗੁਰਭਾਇ॥ਨਾਨਕਨਿਰਮਲੁਅਮਰਪਦੁਗੁ
ਰੁਹਰਿਮੇਲੈਮੇਲਾਇ॥੯॥ਕਲਰਕੇਰੀਛਪੜੀਕਊਆਮਲਿਮਲਿਨਾਇ॥

ਮਨੁਤਨੁਮੈਲਾਅਵਗੁਣੀਚਿੰਜੁਭਰੀਗੰਧੀਆਇ॥ਸਰਵਰੁਹੰਸਿਨਜਾਣਿਆਕਾ
ਗਕੁਪੰਖੀਸੰਗਿ॥ਸਾਕਤਸਿਉਐਸੀਪ੍ਰੀਤਿਹੈਬੂਝਹੁਗਿਆਨੀਰੰਗਿ॥ਸੰਤਸਭ
ਜੈਕਾਰੁਕਰਿਗੁਰਮੁਖਿਕਰਮਕਮਾਉ॥ਨਿਰਮਲੁਨਾਵਣੁਨਾਨਕਾਗੁਰੁਤੀਰਥੁਦਰੀ
ਆਉ॥੧੦॥ਜਨਮੇਕਾਫਲੁਕਿਆਗਣੀਜਾਂਹਰਿਭਗਤਿਨਭਾਉ॥ਪੈਧਾਖਾਧਾ
ਬਾਦਿਹੈਜਾਂਮਨਿਦੂਜਾਭਾਉ॥ਵੇਖਣੁਸੁਨਣਾਝੂਠੁਹੈਮੁਖਿਝੂਠਾਆਲਾਉ॥ਨਾਨ
ਕਨਾਮੁਸਲਾਹਿਤੂਹੋਰੁਹਉਮੈਆਵਉਜਾਉ॥੧੧॥ਹੈਨਿਵਿਰਲੇਨਾਹੀਘਣੇਫੈ
ਲਫਕੜੁਸੰਸਾਰੁ॥੧੨॥ਨਾਨਕਲਗੀਤੁਰਿਮਰੈਜੀਵਣਨਾਹੀਤਾਣੁ॥ਚੋਟੈਸੇਤੀ
ਜੋਮਰੈਲਗੀਸਾਪਰਵਾਣੁ॥ਜਿਸਨੋਲਾਏਤਿਸੁਲਗੈਲਗੀਤਾਪਰਵਾਣੁ॥ਪਿਰ
ਮਪੈਕਾਮੁਨਨਿਕਲੈਲਾਇਆਤਿਨਿਸੁਜਾਣਿ॥੧੩॥ਭਾਂਡਾਧੋਵੈਕਉਣੁਜਿਕ
ਚਾਸਾਜਿਆ॥ਧਾਤੂਪੰਜਿਰਲਾਇਕੂੜਾਪਾਜਿਆ॥ਭਾਂਡਾਆਣਗੁਰਾਸਿਜਾਂ
ਤਿਸੁਭਾਵਸੀ॥ਪਰਮਜੋਤਿਜਾਗਾਇਵਾਜਾਵਾਵਸੀ॥੧੪॥ਮਨਹੁਜਿਅੰਧੇਘੂ
ਪਕਹਿਆਬਿਰਦੁਨਜਾਣਨੀ॥ਮਨਿਅੰਧੈਊਂਧੈਕਵਲਦਿਸਨਿਖਰੇਕਰੂਪ॥ਏ
ਕਿਕਹਿਜਾਣਨਿਕਹਿਆਬੁਝਨਿਤੇਨਰਸੁਘੜਸਰੂਪ॥ਇਕਨਾਨਾਦੁਨਬੇਦੁ
ਨਗੀਅਰਸੁਰਸੁਕਸੁਨਜਾਣੰਤਿ॥ਇਕਨਾਸਿਧਿਨਬੁਧਿਨਅਕਲਿਸਰਅਖ
ਰਕਾਭੇਉਨਲਹੰਤਿ॥ਨਾਨਕਤੇਨਰਅਸਲਿਖਰਜਿਬਿਨੁਗੁਣਗਰਬੁਕਰੰਤ॥
੧੫॥ਸੋਬ੍ਰਹਮਣੁਜੋਬਿੰਦੈਬ੍ਰਹਮੁ॥ਜਪੁਤਪੁਸੰਜਮੁਕਮਾਵੈਕਰਮੁ॥ਸੀਲਸੰਤੋ
ਖਕਾਰਖੈਧਰਮੁ॥ਬੰਧਨਤੋੜੈਹੋਵੈਮੁਕਤੁ॥ਸੋਈਬ੍ਰਹਮਣੁਪੂਜਣਜੁਗਤੁ॥੧੬
॥ਖਤ੍ਰੀਸੋਜੁਕਰਮਾਕਾਸੂਰੁ॥ਪੁੰਨਦਾਨਕਾਕਰੈਸਰੀਰੁ॥ਖੇਤੁਪਛਾਣੈਬੀਜੈਦਾਨੁ
॥ਸੋਖਤ੍ਰੀਦਰਗਹਪਰਵਾਣੁ॥ਲਬੁਲੋਭੁਜੇਕੂੜੁਕਮਾਵੈ॥ਅਪਣਾਕੀਤਾਆਪੇ
ਪਾਵੈ॥੧੭॥ਤਨੁਨਤਪਾਇਤਨੂਰਜਿਉਬਾਲਣੁਹਡਨਬਾਲਿ॥ਸਿਰਿਪੈਰੀਕਿ
ਆਫੇੜਿਆਅੰਦਰਿਪਿਰੀਸਮਾਲਿ॥੧੮॥ਸਭਨੀਘਟੀਸਹੁਵਸੈਸਹਬਿਨੁ
ਘਟੁਨਕੋਇ॥ਨਾਨਕਤੇਸੋਹਾਗਣੀਜਿਨਾਗੁਰਮੁਖਿਪਰਗਟੁਹੋਇ॥੧੯॥ਜਉ
ਤਉਪ੍ਰੇਮਖੇਲਣਕਾਚਾਉ॥ਸਿਰੁਧਰਿਤਲੀਗਲੀਮੇਰੀਆਉ॥ਇਤੁਮਾਰਗਿ

ਪੈਰੁਧਰੀਜੈ॥ਸਿਰੁਦੀਜੈਕਾਣਿਨਕੀਜੈ॥੨੦॥ਨਾਲਿਕਿਰਾੜਾਦੋਸਤੀਕੂੜੈਕੂੜੀ
ਪਾਇ॥ਮਰਣੁਨਜਾਪੈਮੂਲਿਆਆਵੈਕਿਤੈਥਾਇ॥੨੧॥ਗਿਆਨਹੀਣੰਅਗਿ ੭੩੧
ਆਨਪੂਜਾ॥ਅੰਧਵਰਤਾਵਾਭਾਉਦੂਜਾ॥੨੨॥ਗੁਰਬਿਨੁਗਿਆਨੁਧਰਮਬਿਨੁ
ਧਿਆਨੁ॥ਸਚਬਿਨੁਸਾਖੀਮੂਲੋਨਬਾਕੀ॥੨੩॥ਮਾਣੂਘਲੈਉਠੀਚਲੈ॥ਸਾਦੁ
ਨਾਹੀਇਵੇਹੀਗਲੈ॥੨੪॥ਰਾਮੁਝੁਰੈਦਲਮੇਲਵੈਅੰਤਰਿਬਲੁਅਧਿਕਾਰ॥
ਬੰਤਰਕੀਸੈਨਾਸੇਵੀਐਮਨਿਤਨਿਜੁਝੁਅਪਾਰੁ॥ਸੀਤਾਲੈਗਇਆਦਹਸਿਰੋਲ
ਛਮਣੁਮੂਓਸਰਾਪਿ॥ਨਾਨਕਕਰਤਾਕਰਣਹਾਰੁਕਰਿਵੇਖੈਥਾਪਿਉਥਾਪਿ॥੨੫॥
ਮਨਮਹਿਝੂਰੈਰਾਮਚੰਦੁਸੀਤਾਲਛਮਣਜੋਗੁ॥ਹਣਵੰਤਰੁਆਰਾਧਿਆਆ
ਇਆਕਰਮਿਸੰਜੋਗੁ॥ਭੂਲਾਦੈਤੁਨਸਮਝਈਤਿਨਿਪ੍ਰਭਕੀਏਕਾਮ॥ਨਾਨਕਵੇਪ
ਰਵਾਹੁਸੋਕਿਰਤੁਨਮਿਟਈਰਾਮ॥੨੬॥ਲਾਹੌਰਸਹਰੁਜਹਰੁਕਹਰੁਸਵਾਪਹਰੁ॥
੨੭॥ਮਹਲਾ੩ ॥ਲਾਹੌਰਸਹਰੁਅੰਮ੍ਰਿਤਸਰੁਸਿਫਤੀਦਾਘਰੁ॥੨੮॥ਮਹਲ
੧ ॥ਉਦੋਸਾਹੈਕਿਆਨੀਸਾਨੀਤੋਟਿਨਆਵੈਅੰਨੀ॥ਉਦੋਸੀਅਘਰੇਹੀਵੁਠੀ
ਕੁੜਿਈਂਰੰਨੀਧੰਮੀ॥ਸਤੀਰੰਨੀਘਰੇਸਿਆਪਾਰੋਵਨਿਕੂੜੀਕੰਮੀ॥ਜੋਲੇਵੈਸੋਦੇ
ਵੈਨਾਹੀਖਟੇਦੰਮਸਹੰਮੀ॥੨੯॥ਪਬਰਤੂੰਹਰੀਆਵਲਾਕਵਲਾਕੰਚਨਵੰਨਿ॥
ਕੈਦੋਖੜੋਸੜਿਓਹਿਕਾਲੀਹੋਈਆਦੇਹੁਰੀਨਾਨਕਮੈਤਨਿਭੰਗੁ॥ਜਾਣਾਪਾਣੀ
ਨਾਲਹਾਂਜੈਸੇਤੀਮੇਰਾਸੰਗੁ॥ਜਿਤੁਡਿਠੈਤਨੁਪਰਫੁੜੈਚੜੈਚਵਗਣਿਵੰਨੁ॥੩੦
॥ਰਜਿਨਕੋਈਜੀਵਿਆਪਹੁਚਿਨਚਲਿਆਕੋਇ॥ਗਿਆਨੀਜੀਵੈਸਦਾਸ
ਦਾਸੁਰਤੀਹੀਪਤਿਹੋਇ॥ਸਰਫੈਸਰਫੈਸਦਾਸਦਾਏਵੈਗਈਵਿਹਾਇ॥ਨਾਨਕ
ਕਿਸਨੋਆਖੀਐਵਿਣੁਪੁਛਿਆਹੀਲੈਜਾਇ॥੩੧॥ਦੋਸੁਨਦੇਅਹੁਰਾਇਨੋਮ
ਤਿਚਲੈਜਾਂਬੁਢਾਹੋਵੈ॥ਗਲਾਂਕਰੇਘਣੇਰੀਆਤਾਅੰਨੇਪਉਣਾਖਾਤੀਟੋਐ॥
੩੨॥ਪੂਰੇਕਾਕੀਆਸਭਕਿਛੁਪੂਰਾਘਟਿਵਧਿਕਿਛੁਨਾਹੀ॥ਨਾਨਕਗੁਰਮੁਖਿ
ਐਸਾਜਾਣੈਪੂਰੇਮਾਂਹਿਸਮਾਂਹੀ॥੩੩॥

ਸਲੋਕਮਹਲਾ੩ ੴਸਤਿਗੁਰਪ੍ਰਸਾਦਿ॥

ਅਭਿਆਗਤਏਹਨਆਖੀਅਹਿਜਿਨਕੈਮਨਮਹਿਭਰਮੁ॥ਤਿਨਕੇਦਿਤੇਨਾਨਕਾ
ਤੇਹੋਜੇਹਾਧਰਮੁ॥੧॥ਅਭੈਨਿਰੰਜਨਪਰਮਪਦੁਤਾਕਾਭੀਖਕੁਹੋਇ॥ਤਿਸਕਾਭੋ
ਜਨੁਨਾਨਕਾਵਿਰਲਾਪਾਏਕੋਇ॥੨॥ਹੋਵਾਪੰਡਿਤੁਜੋਤਕੀਵੇਦਪੜਾਮੁਖਿਚਾਰਿ
ਨਵਾਂਖੰਡਾਵਿਚਿਜਾਣੀਆਂਅਪਨੇਚਜਵੀਚਾਰ॥੩॥ਬ੍ਰਹਮਣਕੈਲੀਘਾਤੁਕੰ
ਞਕਾਅਣਚਾਰੀਕਾਧਾਨੁ॥ਫਿਟਕਫਿਟਕਾਕੋੜੁਬਦੀਆਸਦਾਸਦਾਅਭਿਮਾਨੁ॥
ਪਾਹਿਏਤੇਜਾਹਿਵੀਸਰਿਨਾਨਕਾਇਕੁਨਾਮੁ॥ਸਭਬੁਧੀਜਾਲੀਅਹਿਇਕੁਰਹੈ
ਤਤੁਗਿਆਨੁ॥੪॥ਮਾਥੈਜੋਧੁਰਿਲਿਖਿਆਸੁਮੇਟਿਨਸਕੈਕੋਇ॥ਨਾਨਕ
ਜੋਲਿਖਿਆਸੋਵਰਤਦਾਸੋਬੂਝੈਜਿਸਨੋਨਦਰਿਹੋਇ॥੫॥ਜਿਨੀਨਾਮੁਵਿ
ਸਾਰਿਆਕੂੜੈਲਾਲਚਿਲਗਿ॥ਧੰਧਾਮਾਇਆਮੋਹਣੀਅੰਤਰਿਤਿਸਨਾ
ਅਗਿ॥ਜਿਨਾਵੇਲਿਨਤੂੰਬੜੀਮਾਇਆਠਗੇਠਗਿ॥ਮਨਮੁਖਬੰਨ੍ਹਿਚਲ
ਈਅਹਿਨਾਮਿਲਹੀਵਗਿਸਗਿ॥ਆਪਿਭੁਲਾਏਭੁਲੀਐਆਪੇਮੇਲਿ
ਮਿਲਾਇ॥ਨਾਨਕਗੁਰਮੁਖਿਛੁਟੀਐਜੇਚਲੈਸਤਿਗੁਰਭਾਇ॥੬॥ਸਾਲਾ
ਹੀਸਾਲਾਹਣਾਭੀਸਚਾਸਾਲਾਹਿ॥ਨਾਨਕਸਚਾਏਕੁਦਰੁਬੀਭਾਪਰਹਰਿਆ
ਹਿ॥੭॥ਨਾਨਕਜਹਜਹਮੈਫਿਰਉਤਹਤਹਸਾਚਾਸੋਇ॥ਜਹਦੇਖਾਤਹਏਕੋਹੈ
ਗੁਰਮੁਖਿਪਰਗਟੁਹੋਇ॥੮॥ਦੂਖਵਿਸਾਰਣੁਸਬਦੁਹੈਜੇਮੰਨਿਵਸਾਏਕੋਇ॥
ਗੁਰਕਿਰਪਾਤੇਮਨਿਵਸੈਕਰਮਿਪਰਾਪਤਿਹੋਇ॥੯॥ਨਾਨਕਹਉਹਉਕਰਤੇ
ਖਪਿਮੁਏਖੂਹਣਿਲਖਅਸੰਖ॥ਸਤਿਗੁਰਿਮਿਲੇਸੁਉਬਰੇਸਾਚੈਸਬਦਿਅ
ਲੰਖ॥੧੦॥ਜਿਨਾਸਤਿਗੁਰੁਇਕਮਨਿਸੇਵਿਆਤਿਨਜਨਲਾਗਉਪਾਇ॥
ਗੁਰਸਬਦੀਹਰਿਮਨਿਵਸੈਮਾਇਆਕੀਭੁਖਜਾਇ॥ਸੇਜਨਨਿਰਮਲਊਜ
ਲੇਜਿਗੁਰਮੁਖਿਨਾਮਿਸਮਾਇ॥ਨਾਨਕਹੋਰਿਪਾਤਿਸਾਹੀਆਕੂੜੀਆਨਾਮਿ
ਰਤੇਪਾਤਿਸਾਹ॥੧੧॥ਜਿਉਪੁਰਖੈਘਰਿਭਗਤੀਨਾਰਿਹੈਅਤਿਲੋਚੈਭਗਤੀ
ਭਾਇ॥ਬਹੁਰਸਸਾਲਣੇਸਵਾਰਦੀਖਟਰਸਮੀਠੇਪਾਇ॥ਤਿਉਬਾਣੀਭਗ

ਤਸਲਾਹਦੇਹਰਿਨਾਮੈਚਿਤੁਲਾਇ॥ਮਨੁਤਨੁਧਨੁਆਗੈਰਾਖਿਆਸਿਰੁਵੇਚਿ
ਆਗੁਰਆਗੈਜਾਇ॥ਭੈਭਗਤੀਭਗਤਬਹੁਲੋਚਦੇਪ੍ਰਭਲੋਚਾਪੂਰਿਮਿਲਾਇ॥ਹਰਿ
ਪ੍ਰਭੁਵੇਪਰਵਾਹੁਹੈਕਿਤੁਖਾਧੈਤਿਪਤਾਇ॥ਸਤਿਗੁਰਕੈਭਾਣੈਜੋਚਲੈਤਿਪਤਾਸੈਹ
ਰਿਗੁਣਗਾਇ॥ਧਨੁਧਨੁਕਲਜੁਗਿਨਾਨਕਾਜਿਚਲੇਸਤਿਗੁਰਭਾਇ॥੧੨॥ਸਤਿ
ਗੁਰੂਨਸੇਵਿਓਸਬਦੁਨਰਖਿਓਉਰਧਾਰਿ॥ਧਿਗੁਤਿਨਾਕਾਜੀਵਿਆਕਿਤੁਆਏਸੰ
ਸਾਰਿ॥ਗੁਰਮਤੀਭਉਮਨਿਪਵੈਤਾਂਹਰਿਰਸਿਲਗੈਪਿਆਰਿ॥ਨਾਉਮਿਲੈਧੁਰਿ
ਲਿਖਿਆਜਨਨਾਨਕਪਾਰਿਉਤਾਰਿ॥੧੩॥ਮਾਇਆਮੋਹਿਜਗੁਭਰਮਿਆਘਰੁਮੁ
ਸੈਖਬਰਿਨਹੋਇ॥ਕਾਮੁਕ੍ਰੋਧਿਮਨੁਹਿਰਿਲਇਆਮਨਮੁਖਅੰਧਾਲੋਇ॥ਗਿਆ
ਨਖੜਗਪੰਚਦੂਤਸੰਘਾਰੇਗੁਰਮਤਿਜਾਗੈਸੋਇ॥ਨਾਮਰਤਨੁਪਰਗਾਸਿਆਮਨੁ
ਤਨੁਨਿਰਮਲੁਹੋਇ॥ਨਾਮਹੀਨਨਕਟੇਫਿਰਹਿਬਿਨੁਨਾਵੈਬਹਿਰੋਇ॥ਨਾਨਕਜੋ
ਧੁਰਿਕਰਤੈਲਿਖਿਆਸੁਮੇਟਿਨਸਕੈਕੋਇ॥੧੪॥ਗੁਰਮੁਖਾਹਰਿਧਨੁਖਟਿਆਗੁ
ਰਕੈਸਬਦਿਵੀਚਾਰਿ॥ਨਾਮੁਪਦਾਰਥੁਪਾਇਆਅਤੁਟਭਰੇਭੰਡਾਰ॥ਹਰਿਗੁਣਬਾ
ਣੀਉਚਰਹਿਅੰਤੁਨਪਾਰਾਵਾਰੁ॥ਨਾਨਕਸਭਕਾਰਣਕਰਤਾਕਰੈਵੇਖੈਸਿਰਜਣਹਾਰੁ॥
੧੫॥ਗੁਰਮੁਖਿਅੰਤਰਿਸਹਜੁਹੈਮਨੁਚੜਿਆਦਸਵੈਆਕਾਸਿ॥ਤਿਥੈਊਂਘਨਭੁਖ
ਹੈਹਰਿਅੰਮ੍ਰਿਤਨਾਮੁਸੁਖਵਾਸੁ॥ਨਾਨਕਦੁਖੁਸੁਖੁਵਿਆਪਤਨਹੀਜਿਥੈਆਤਮਰਾ
ਮਪ੍ਰਗਾਸੁ॥੧੬॥ਕਾਮਕ੍ਰੋਧਕਾਚੋਲੜਾਸਭਗਲਿਆਏਪਾਇ॥ਇਕਿਉਪਜ
ਹਿਇਕਿਬਿਨਸਿਜਾਂਹਿਹੁਕਮੇਆਵੈਜਾਇ॥ਜੰਮਣੁਮਰਣੁਨਚੁਕਈਰੰਗੁਲਗਾ
ਦੂਜੈਭਾਇ॥ਬੰਧਨਿਬੰਧਿਭਵਾਈਅਨੁਕਰਣਾਕਛੂਨਜਾਇ॥੧੭॥ਜਿਨਕਉ
ਕਿਰਪਾਧਾਰੀਅਨੁਤਿਨਾਸਤਿਗੁਰੁਮਿਲਿਆਆਇ॥ਸਤਿਗੁਰਿਮਿਲੇਉਲਟੀ
ਭਈਮਰਿਜੀਵਿਆਸਹਜਿਸੁਭਾਇ॥ਨਾਨਕਭਗਤੀਰਤਿਆਹਰਿਹਰਿਨਾਮਿਸ
ਮਾਇ॥੧੮॥ਮਨਮੁਖਚੰਚਲਮਤਿਹੈਅੰਤਰਿਬਹੁਤੁਚਤੁਰਾਈ॥ਕੀਤਾਕਰਤਿ
ਆਬਿਰਥਾਗਇਆਇਕੁਤਿਲੁਥਾਇਨਪਾਈ॥ਪੁੰਨਦਾਨੁਜੋਬੀਜਦੇਸਭਧਰ
ਮਰਾਇਕੈਜਾਈ॥ਬਿਨੁਸਤਿਗੁਰੂਜਮਕਾਲੁਨਛੋਡਈਦੂਜੈਭਾਇਖੁਆਈ॥

ਜੋਬਨੁਜਾਂਦਾਨਦਰਿਨਆਵਈਜਰੁਪਹੁਚੈਮਰਿਜਾਈ॥ਪੁਤੁਕਲਤੁਮੋਹੁਹੇਤੁਹੈਅੰ
ਤਿਬੇਲੀਕੋਨਸਖਾਈ॥ਸਤਿਗੁਰੁਸੇਵੇਸੋਸੁਖੁਪਾਏਨਾਉਵਸੈਮਨਿਆਈ॥ਨਾਨਕ
ਸੇਵਡੇਵਡਭਾਗੀਜਿਗੁਰਮੁਖਿਨਾਮਿਸਮਾਈ॥੧੯॥ਮਨਮੁਖਿਨਾਮੁਨਚੇਤਨੀਬਿਨੁ
ਨਾਵੈਦੁਖਰੋਇ॥ਆਤਮਾਰਾਮੁਨਪੂਜਨੀਦੂਜੈਕਿਉਸੁਖੁਹੋਇ॥ਹਉਮੈਅੰਤਰਿਮੈ
ਲੁਹੈਸਬਦਿਨਕਾਢਹਿਧੋਇ॥ਨਾਨਕਬਿਨੁਨਾਵੈਮੈਲਿਆਮੁਏਜਨਮੁਪਦਾਰਥੁ
ਖੋਇ॥੨੦॥ਮਨਮੁਖਬੋਲੇਅੰਧੁਲੇਤਿਸੁਮਹਿਅਗਨੀਕਾਵਾਸੁ॥ਬਾਣੀਸੁਰਤਿ
ਨਬੁਝਨੀਸਬਦਿਨਕਰਹਿਪ੍ਰਗਾਸੁ॥ਓਨਾਆਪਣੀਅੰਦਰਿਸੁਧਿਨਹੀਗੁਰਬਚਨਿ
ਨਕਰਹਿਵਿਸਾਸੁ॥ਗਿਆਨੀਆਅੰਦਰਿਗੁਰਸਬਦੁਹੈਨਿਤਹਰਿਲਿਵਸਦਾਵਿਗ
ਾਸੁ॥ਹਰਿਗਿਆਨੀਆਕੀਰਖਦਾਹਉਸਦਬਲਿਹਾਰੀਤਾਸੁ॥ਗੁਰਮੁਖਿਜੋਹਰਿਸੇ
ਵਦੇਜਨਨਾਨਕੁਤਾਕਾਦਾਸੁ॥੨੧॥ਮਾਇਆਭੁਇਅੰਗਮੁਸਰਪੁਹੈਜਗੁਘੇਰਿਆ
ਬਿਖੁਮਾਇਆ॥ਬਿਖੁਕਾਮਾਰਣੁਹਰਿਨਾਮੁਹੈਗੁਰਗਰੁੜਸਬਦੁਮੁਖਿਪਾਇਆ॥ਜਿਨ
ਕਉਪੂਰਬਿਲਿਖਿਆਤਿਨਸਤਿਗੁਰੁਮਿਲਿਆਆਇਆ॥ਮਿਲਿਸਤਿਗੁਰਨਿਰ
ਮਲੁਹੋਇਆਬਿਖੁਹਉਮੈਗਇਆਬਿਲਾਇਆ॥ਗੁਰਮੁਖਾਕੇਮੁਖਉਜਲੇਹਰਿ
ਦਰਗਹਸੋਭਾਪਾਇਆ॥ਜਨਨਾਨਕੁਸਦਾਕੁਰਬਾਣੁਤਿਨਜੋਚਾਲਹਿਸਤਿਗੁਰਭਾ
ਇਆ॥੨੨॥ਸਤਿਗੁਰਪੁਰਖੁਨਿਰਵੈਰੁਹੈਨਿਤਹਿਰਦੈਹਰਿਲਿਵਲਾਇ॥ਨਿਰਵੈਰੈ
ਨਾਲਿਵੈਰੁਰਚਾਇਦਾਆਪਣੈਘਰਿਲੂਕੀਲਾਇ॥ਅੰਤਰਿਕ੍ਰੋਧੁਅਹੰਕਾਰੁਹੈ
ਅਨਦਿਨੁਜਲੈਸਦਾਦੁਖੁਪਾਇ॥ਕੂੜੁਬੋਲਿਬੋਲਿਨਿਤਭਉਕਦੇਬਿਖੁਖਾਧੇ
ਦੂਜੈਭਾਇ॥ਬਿਖੁਮਾਇਆਕਾਰਣਿਭਰਮਦੇਫਿਰਿਘਰਿਘਰਿਪਤਿਗਵਾਇ॥
ਬੇਸੁਆਕੇਰੇਪੂਤਜਿਉਪਿਤਾਨਾਮੁਤਿਸੁਜਾਇ॥ਹਰਿਹਰਿਨਾਮੁਨਚੇਤਨੀਕਰਤੈ
ਆਪਿਖੁਆਇ॥ਹਰਿਗੁਰਮੁਖਿਕਿਰਪਾਧਾਰੀਅਨੁਜਨਵਿਛੁੜੇਆਪਿਮਿਲਾ
ਇ॥ਜਨਨਾਨਕੁਤਿਸੁਬਲਿਹਾਰਣੈਜੋਸਤਿਗੁਰਲਾਗੇਪਾਇ॥੨੩॥ਨਾਮਿਲਗੇ
ਸੇਊਬਰੇਬਿਨੁਨਾਵੈਜਮਪੁਰਿਜਾਂਹਿ॥ਨਾਨਕਬਿਨੁਨਾਵੈਸੁਖੁਨਹੀਆਇਗਏਪਛੁ
ਤਾਹਿ॥੨੪॥ਚਿੰਤਾਧਾਵਤਰਹਿਗਏਤਾਂਮਨਿਭਇਆਅਨੰਦੁ॥ਗੁਰਪਰਸਾਦੀ

ਬੁਝੀਐਸਾਧਨਸੁਤੀਨਿਚਿੰਦ॥ਜਿਨਕਉਪੂਰਬਿਲਿਖਿਆਤਿਨਾਭੇਟਿਆਗੁਰ
ਗੋਵਿੰਦੁ॥ਨਾਨਕਸਹਜੇਮਿਲਿਰਹੇਹਰਿਪਾਇਆਪਰਮਾਨੰਦੁ॥੨੫॥ਸਤਿਗੁਰੁਸੇ
ਵਨਿਆਪਣਾਗੁਰਸਬਦੀਵੀਚਾਰਿ॥ਸਤਿਗੁਰਕਾਭਾਣਾਮੰਨਿਲੈਨਿਹਰਿਨਾਮੁਰ
ਖਹਿਉਰਧਾਰਿ॥ਐਥੈਓਥੈਮੰਨੀਅਨਿਹਰਿਨਾਮਿਲਗੇਵਾਪਾਰਿ॥ਗੁਰਮੁਖਿਸਬ
ਦਿਸਿਞਾਪਦੇਤਿਤੁਸਾਚੈਦਰਬਾਰਿ॥ਸਚਾਸਉਦਾਖਰਚੁਸਚੁਅੰਤਰਿਪਿਰਮੁ
ਪਿਆਰੁ॥ਜਮਕਾਲੁਨੇੜਿਨਆਵਈਆਪਿਬਖਸੇਕਰਤਾਰਿ॥ਨਾਨਕਨਾਮਿਰ
ਤੇਸੇਧਨਵੰਤਹੈਨਿਨਿਰਧਨੁਹੋਰੁਸੰਸਾਰੁ॥੨੬॥ਜਨਕੀਟੇਕਹਰਿਨਾਮੁਹਰਿਬਿਨੁ
ਨਾਵੈਠਵਰਨਠਾਉ॥ਗੁਰਮਤੀਨਾਉਮਨਿਵਸੈਸਹਜੇਸਹਜਿਸਮਾਉ॥ਵਡਭਾਗੀ
ਨਾਮੁਧਿਆਇਆਅਹਿਨਿਸਿਲਾਗਾਭਾਉ॥ਜਨਨਾਨਕੁਮੰਗੈਧੂੜਿਤਿਨਹਉ
ਸਦਕੁਰਬਾਣੈਜਾਉ॥੨੭॥ਲਖਚਉਰਾਸੀਹਮੇਦਨੀਤਿਸਨਾਜਲਤੀਕਰੇਪੁਕ
ਾਰ॥ਇਹੁਮੋਹੁਮਾਇਆਸਭੁਪਸਰਿਆਨਾਲਿਚਲੈਨਅੰਤੀਵਾਰ॥ਬਿਨੁਹਰਿਸਾਂ
ਤਿਨਆਵਈਕਿਸੁਆਗੈਕਰੀਪੁਕਾਰ॥ਵਡਭਾਗੀਸਤਿਗੁਰੁਪਾਇਆਬੂਝਿਆ
ਬ੍ਰਹਮੁਬੀਚਾਰੁ॥ਤਿਸਨਾਅਗਨਿਸਭਬੁਝਿਗਈਜਨਨਾਨਕਹਰਿਉਰਿਧਾਰਿ
॥੨੮॥ਅਸੀਖਤੇਬਹੁਤੁਕਮਾਵਦੇਅੰਤੁਨਪਾਰਾਵਾਰੁ॥ਹਰਿਕਿਰਪਾਕਰਿਕੈਬਖ
ਸਿਲੈਹੁਹਉਪਾਪੀਵਡਗੁਨਹਗਾਰੁ॥ਹਰਿਜੀਉਲੇਖੈਵਾਰਨਆਵਈਤੂੰਬਖਸਿ
ਮਿਲਾਵਣਹਾਰੁ॥ਗੁਰਤੁਠੈਹਰਿਪ੍ਰਭੁਮੇਲਿਆਸਭਿਕਿਲਵਿਖਕਟਿਵਿਕਾਰ॥
ਜਿਨਾਹਰਿਹਰਿਨਾਮੁਧਿਆਇਆਜਨਨਾਨਕਤਿਨਜੈਕਾਰੁ॥੨੯॥ਵਿਛੁੜਿਵਿ
ਛੁੜਿਜੋਮਿਲੇਸਤਿਗੁਰਕੇਭੈਭਾਇ॥ਜਨਮਮਰਣਨਿਹਚਲੁਭਏਗੁਰਮੁਖਿਨਾ
ਮੁਧਿਆਇ॥ਗੁਰਸਾਧੂਸੰਗਤਿਮਿਲੈਹੀਰੇਰਤਨਲਭੰਨਿ॥ਨਾਨਕਲਾਲੁਅ
ਮੋਲਕਾਗੁਰਮੁਖਿਖੋਜਿਲਹੰਨਿ॥੩੦॥ਮਨਮੁਖਨਾਮੁਨਚੇਤਿਓਧਿਗੁਜੀਵਣੁ
ਧਿਗੁਵਾਸੁ॥ਜਿਸਦਾਦਿਤਾਖਾਣਾਪੈਨਣਾਸੋਮਨਿਨਵਸਿਓਗੁਣਤਾਸੁ॥ਇਹੁਮ
ਨੁਸਬਦਿਨਭੇਦਿਓਕਿਉਹੋਵੈਘਰਵਾਸੁ॥ਮਨਮੁਖੀਆਦੋਹਾਗਣੀਆਵਣਜਾ
ਣਿਮੁਈਆਸੁ॥ਗੁਰਮੁਖਿਨਾਮੁਸੁਹਾਗੁਹੈਮਸਤਕਿਮਣੀਲਿਖਿਆਸੁ॥ਹਰਿਹ

ਰਿਨਾਮੁਉਰਿਧਾਰਿਆਹਰਿਹਿਰਦੈਕਮਲੁਪ੍ਰਗਾਸੁ॥ਸਤਿਗੁਰੁਸੇਵਨਿਆਪਣਾਹਉ
ਸਦਬਲਿਹਾਰੀਤਾਸੁ॥ਨਾਨਕਤਿਨਮੁਖਉਜਲੇਜਿਨਅੰਤਰਿਨਾਮੁਪ੍ਰਗਾਸੁ॥੩੧
॥ਸਬਦਿਮਰੈਸੋਈਜਨੁਸਿਝੈਬਿਨੁਸਬਦੈਮੁਕਤਿਨਹੋਈ॥ਭੇਖਕਰਹਿਬਹੁਕਰਮਵਿ
ਗੁਤੇਭਾਇਦੂਜੈਪਰਜਾਵਿਗੋਈ॥ਨਾਨਕਬਿਨੁਸਤਿਗੁਰਨਾਉਨਪਾਈਐਜੇਸਉ
ਲੋਚੈਕੋਈ॥੩੨॥ਹਰਿਕਾਨਾਉਅਤਿਵਡਊਚਾਊਚੀਹੂਊਚਾਹੋਈ॥ਅਪੜਿਕੋ
ਇਨਸਕਈਜੇਸਉਲੋਚੈਕੋਈ॥ਮੁਖਿਸੰਜਮਹਛਾਨਹੋਵਈਕਰਿਭੇਖਭਵੈਸਭ
ਕੋਈ॥ਗੁਰਕੀਪਉੜੀਜਾਇਚੜੈਕਰਮਿਪਰਾਪਤਿਹੋਈ॥ਅੰਤਰਿਆਇਵਸੈ
ਗੁਰਸਬਦੁਵੀਚਾਰੈਕੋਇ॥ਨਾਨਕਸਬਦਿਮਰੈਮਨੁਮਾਨੀਐਸਾਚੇਸਾਚੀਸੋਇ॥
੩੩॥ਮਾਇਆਮੋਹੁਦੁਖੁਸਾਗਰੁਹੈਬਿਖੁਦੁਤਰੁਤਰਿਆਨਜਾਇ॥ਮੇਰਾਮੇਰਾਕਰ
ਦੇਪਚਿਮੁਏਹਉਮੈਕਰਤਾਵਿਹਾਇ॥ਮਨਮੁਖਾਉਰਵਾਰੁਨਪਾਰੁਹੈਅਧਵਿਚਿ
ਰਹੇਲਪਟਾਇ॥ਜੋਧੁਰਿਲਿਖਿਆਸੁਕਮਾਵਣਾਕਰਣਾਕਛੂਨਜਾਇ॥ਗੁਰਮ
ਤੀਗਿਆਨੁਰਤਨੁਮਨਿਵਸੈਸਭੁਦੇਖਿਆਬ੍ਰਹਮੁਸੁਭਾਇ॥ਨਾਨਕਸਤਿਗੁਰਿ
ਬੋਹਿਥੈਵਡਭਾਗੀਚੜੈਤੇਭਉਜਲਿਪਾਰਿਲੰਘਾਇ॥੩੪॥ਬਿਨੁਸਤਿਗੁਰ
ਦਾਤਾਕੋਨਹੀਜੋਹਰਿਨਾਮੁਦੇਇਆਧਾਰੁ॥ਗੁਰਕਿਰਪਾਤੇਨਾਉਮਨਿਵਸੈਸਦਾਰਹੈ
ਉਰਿਧਾਰਿ॥ਤਿਸਨਾਬੁਝੈਤਿਪਤਿਹੋਇਹਰਿਕੈਨਾਇਪਿਆਰਿ॥ਨਾਨਕਗੁਰਮੁ
ਖਿਪਾਈਐਹਰਿਅਪਨੀਕਿਰਪਾਧਾਰਿ॥੩੫॥ਬਿਨੁਸਬਦੈਜਗਤੁਬਰਲਿਆ
ਕਹਣਾਕਛੂਨਜਾਇ॥ਹਰਿਰਖੇਸੇਉਬਰੇਸਬਦਿਰਹੇਲਿਵਲਾਇ॥ਨਾਨਕ
ਕਰਤਾਸਭੁਕਿਛੁਜਾਣਦਾਜਿਨਿਰਖੀਬਣਤਬਣਾਇ॥੩੬॥ਹੋਮਜਗਸਭਿਤੀ
ਰਥਾਪੜ੍ਹਿਪੰਡਿਤਥਕੇਪੁਰਾਣ॥ਬਿਖੁਮਾਇਆਮੋਹੁਨਮਿਟਈਵਿਚਿਹਉਮੈ
ਆਵਣੁਜਾਣੁ॥ਸਤਿਗੁਰਿਮਿਲਿਐਮਲੁਉਤਰੀਹਰਿਜਪਿਆਪੁਰਖੁਸੁਜਾਣੁ
॥ਜਿਨਾਹਰਿਹਰਿਪ੍ਰਭੁਸੇਵਿਆਜਨਨਾਨਕੁਸਦਕੁਰਬਾਣੁ॥੩੭॥ਮਾਇਆਮੋ
ਹੁਬਹੁਚਿਤਵਦੇਬਹੁਆਸਾਲੋਭੁਵਿਕਾਰ॥ਮਨਮੁਖਿਅਸਥਿਰੁਨਾਥੀਐਮਰਿਬਿਨ
ਸਿਜਾਇਖਿਨਵਾਰ॥ਵਡਭਾਗੁਹੋਵੈਸਤਿਗੁਰੁਮਿਲੈਹਉਮੈਤਜੈਵਿਕਾਰ॥ਹਰਿ

ਨਾਮਾਜਪਿਸੁਖੁਪਾਇਆਜਨਨਾਨਕਸਬਦੁਵੀਚਾਰਿ॥੩੮॥ਬਿਨੁਸਤਿਗੁਰ
ਭਗਤਿਨਹੋਵਈਨਾਮਿਨਲਗੈਪਿਆਰੁ॥ਜਨਨਾਨਕਨਾਮੁਅਰਾਧਿਆਗੁਰਕੈ
ਹੇਤਿਪਿਆਰਿ॥੩੯॥ਲੋਭੀਕਾਵੇਸਾਹੁਨਕੀਜੈਜੇਕਾਪਾਰਿਵਸਾਇ॥ਅੰਤਿ
ਕਾਲਿਤਿਥੈਧੁਹੈਜਿਥੈਹਥੁਨਪਾਇ॥ਮਨਮੁਖਸੇਤੀਸੰਗੁਕਰੇਮੁਹਿਕਾਲਖਦਾ
ਗੁਲਗਾਇ॥ਮੁਹਿਕਾਲੇਤਿਨਲੋਭੀਆਂਜਾਸਨਿਜਨਮੁਗਵਾਇ॥ਸਤਸੰਗ
ਤਿਹਰਿਮੇਲਿਪ੍ਰਭਹਰਿਨਾਮੁਵਸੈਮਨਿਆਇ॥ਜਨਮਮਰਨਕੀਮਲੁਉਤਰੈ
ਜਨਨਾਨਕਹਰਿਗੁਨਗਾਇ॥੪੦॥ਧੁਰਿਹਰਿਪ੍ਰਭੁਕਰਤੈਲਿਖਿਆਸੁਮੇਟਣਾਨ
ਜਾਇ॥ਜੀਉਪਿੰਡੁਸਭੁਤਿਸਦਾਪ੍ਰਤਿਪਾਲਕਰੇਹਰਿਰਾਇ॥ਚੁਗਲਨਿੰਦਕਭੁ
ਖੇਰੁਲਿਮੁਏਏਨਾਹਥੁਨਕਿਥਾਊਪਾਇ॥ਬਾਹਰਿਪਾਖੰਡਸਭਕਰਮਕਰਹਿਮਨਿ
ਹਿਰਦੈਕਪਟੁਕਮਾਇ॥ਖੇਤਿਸਰੀਰਿਜੋਬੀਜੀਐਸੋਅੰਤਿਖਲੋਆਆਇ॥ਨਾਨ
ਕਕੀਪ੍ਰਭਬੇਨਤੀਹਰਿਭਾਵੈਬਖਸਿਮਿਲਾਇ॥੪੧॥ਮਨਆਵਣਜਾਣੁਨਸੁਝਈ
ਨਾਸੁਝੈਦਰਬਾਰੁ॥ਮਾਇਆਮੋਹਿਪਲੇਟਿਆਅੰਤਰਿਅਗਿਆਨੁਗੁਬਾਰੁ॥ਤ
ਬਨਰੁਸੁਤਾਜਾਗਿਆਸਿਰਿਡੰਡੁਲਗਾਬਹੁਭਾਰੁ॥ਗੁਰਮੁਖਾਂਕਰਾਂਉਪਰਿਹਰਿਚੇਤਿ
ਆਸੇਪਾਇਨਿਮੋਖਦੁਆਰੁ॥ਨਾਨਕਆਪਿਓਹਿਉਧਰੇਸਭਕੁਟੰਬਤਰੇਪਰਵਾ
ਰ॥੪੨॥ਸਬਦਿਮਰੈਸੋਮੁਆਜਾਪੈ॥ਗੁਰਪਰਸਾਦੀਹਰਿਰਸਿਧ੍ਰਾਪੈ॥ਹਰਿਦ
ਰਗਹਿਗੁਰਸਬਦਿਸਿਞਾਪੈ॥ਬਿਨੁਸਬਦੈਮੁਆਹੈਸਭੁਕੋਇ॥ਮਨਮੁਖੁਮੁਆ
ਅਪੁਨਾਜਨਮੁਖੋਇ॥ਹਰਿਨਾਮੁਨਚੇਤਹਿਅੰਤਿਦੁਖੁਰੋਇ॥ਨਾਨਕਕਰਤਾਕਰੇ
ਸੁਹੋਇ॥੪੩॥ਗੁਰਮੁਖਿਬੁਢੇਕਦੇਨਾਹੀਜਿਨ੍ਹਾਅੰਤਰਿਸੁਰਤਿਗਿਆਨੁ॥ਸਦ
ਸਦਾਹਰਿਗੁਣਰਵਹਿਅੰਤਰਿਸਹਜਧਿਆਨੁ॥ਓਇਸਦਾਅਨੰਦਿਬਿਬੇਕਰ
ਹਹਿਦੁਖਿਸੁਖਿਏਕਸਮਾਨਿ॥ਤਿਨਾਨਦਰੀਇਕੋਆਇਆਸਭੁਆਤਮਰਾਮੁ
ਪਛਾਨੁ॥੪੪॥ਮਨਮੁਖੁਬਾਲਕੁਬਿਰਧਿਸਮਾਨਿਹੈਜਿਨ੍ਹਾਅੰਤਰਿਹਰਿਸੁਰ
ਤਿਨਾਹੀ॥ਵਿਚਿਹਉਮੈਕਰਮਕਮਾਵਦੇਸਭਧਰਮਰਾਇਕੈਜਾਂਹੀ॥ਗੁਰਮੁਖਿਹ
ਛੇਨਿਰਮਲੇਗੁਰਕੈਸਬਦਿਸੁਭਾਇ॥ਓਨਾਮੈਲੁਪਤੰਗੁਨਲਗਈਜਿਚਲਨਿ

ਸਤਿਗੁਰਭਾਣਇਆ॥ਮਨਮੁਖਜੂਠਿਨਉਤਰੈਜੇਸਉਧੋਵਣਪਾਇ॥ਨਾਨਕਗੁਰਮੁਖਿਮੇਲਿ
ਅਨੁਗੁਰਕੈਅੰਕਿਸਮਾਇ॥੪੫॥ਬੁਰਾਕਰੇਸੁਕੇਹਾਸਿਝੈ॥ਆਪਣੈਰੋਹਿਆਪੇਹੀਦਝੈ॥
ਮਨਮੁਖਿਕਮਲਾਰਗੜੈਲੁਝੈ॥ਗੁਰਮੁਖਿਹੋਇਤਿਸੁਸਭਕਿਛੁਸੁਝੈ॥ਨਾਨਕਗੁਰਮੁ
ਖਿਮਨਸਿਉਲੁਝੈ॥੪੬॥ਜਿਨਾਸਤਿਗੁਰੁਪੁਰਖੁਨਸੇਵਿਓਸਬਦਿਨਕੀਤੋਵੀਚਾਰੁ॥
ਓਇਮਾਣਸਜੂਨਿਨਆਖੀਅਨਿਪਸੂਢੋਰਗਾਵਾਰ॥ਓਨਾਅੰਤਰਿਗਿਆਨੁਨਧਿਆ
ਨੁਹੈਹਰਿਸਉਪ੍ਰੀਤਿਨਪਿਆਰੁ॥ਮਨਮੁਖਮੁਏਵਿਕਾਰਮਹਿਮਰਿਜੰਮਹਿਵਾਰੋਵਾਰ॥
ਜੀਵਦਿਆਨੋਮਿਲੇਸੁਜੀਵਦੇਹਰਿਜਗਜੀਵਨਉਰਧਾਰਿ॥ਨਾਨਕਗੁਰਮੁਖਿਸੋਹਦੇ
ਤਿਤੁਸਚੈਦਰਬਾਰਿ॥੪੭॥ਹਰਿਮੰਦਰੁਹਰਿਸਾਜਿਆਹਰਿਵਸੈਜਿਸੁਨਾਲਿ॥
ਗੁਰਮਤੀਹਰਿਪਾਇਆਮਾਇਆਮੋਹੁਪਰਜਾਲਿ॥ਹਰਿਮੰਦਰਿਵਸਤੁਅਨੇਕਹੈਨ
ਵਨਿਧਿਨਾਮੁਸਮਾਲਿ॥ਧਨੁਭਗਵੰਤੀਨਾਨਕਾਜਿਨਾਗੁਰਮੁਖਿਲਧਾਹਰਿਭਾਲਿ॥
ਵਡਭਾਗੀਗੜੁਮੰਦਰੁਖੋਜਿਆਹਰਿਹਿਰਦੈਪਾਇਆਨਾਲਿ॥੪੮॥ਮਨਮੁਖਦਹ
ਦਿਸਿਫਿਰਿਰਹੇਅਤਿਤਿਸਨਾਲੋਭਵਿਕਾਰ॥ਮਾਇਆਮੋਹੁਨਚੁਕਈਮਰਿਜੰਮ
ਹਿਵਾਰੋਵਾਰ॥ਸਤਿਗੁਰੁਸੇਵਿਸੁਖੁਪਾਇਆਅਤਿਤਿਸਨਾਤਜਿਵਿਕਾਰ॥ਜਨ
ਮਮਰਨਕਾਦੁਖੁਗਇਆਜਨਨਾਨਕਸਬਦੁਬੀਚਾਰਿ॥੪੯॥ਹਰਿਹਰਿਨਾਮੁਧਿਆ
ਇਮਨਹਰਿਦਰਗਹਪਾਵਹਿਮਾਨੁ॥ਕਿਲਵਿਖਪਾਪਸਭਿਕਟੀਅਹਿਹਉਮੈਚੁਕੈ
ਗੁਮਾਨੁ॥ਗੁਰਮੁਖਿਕਮਲੁਵਿਗਸਿਆਸਭੁਆਤਮਬ੍ਰਹਮੁਪਛਾਨੁ॥ਹਰਿਹਰਿਕਿ
ਰਪਾਧਾਰਿਪ੍ਰਭਜਨਨਾਨਕਜਪਿਹਰਿਨਾਮੁ॥੫੦॥ਧਨਾਸਰੀਧਨਵੰਤੀਜਾਣੀਐਭਾ
ਈਜਾਂਸਤਿਗੁਰਕੀਕਾਰਕਮਾਇ॥ਤਨੁਮਨੁਸਉਪੇਜੀਅਸਉਭਾਈਲਏਹੁਕਮਿਫਿ
ਰਾਉ॥ਜਹਬੈਸਾਵਹਿਬੈਸਹਭਾਈਜਹਭੇਜਹਿਤਹਜਾਉ॥ਏਵਡੁਧਨੁਹੋਰੁਕੋਨਹੀਭਾ
ਈਜੇਵਡੁਸਚਾਨਾਉ॥ਸਦਾਸਚੇਕੇਗੁਣਗਾਵਾਂਭਾਈਸਦਾਸਚੇਕੈਸੰਗਿਰਹਾਉ॥ਪੈ
ਨਣੁਗੁਣਚੰਗਿਆਈਆਭਾਈਆਪਣੀਪਤਿਕੇਸਾਦਆਪੇਖਾਇ॥ਤਿਸਕਾਕਿ
ਆਸਾਲਾਹੀਐਭਾਈਦਰਸਨਕਉਬਲਿਜਾਇ॥ਸਤਿਗੁਰਵਿਚਿਵਡੀਆਵਡਿ
ਆਈਆਭਾਈਕਰਮਿਮਿਲੈਤਾਂਪਾਇ॥ਇਕਿਹੁਕਮੁਮੰਨਿਨਜਾਣਨੀਭਾਈਦੂਜੈ

ਭਾਇ॥ਫਿਰਾਇ॥ਸੰਗਤਿਤੇਛੋਈਨਾਮਿਲੈਭਾਈਬੈਸਣਿਮਿਲੈਨਥਾਉ॥ਨਾਨਕਹੁਕ
ਮੁਤਿਨਾਮਨਾਇਸੀਭਾਈਜਿਨਾਧੁਰੇਕਮਾਇਆਨਾਉ॥ਤਿਨਵਿਟਹੁਹਉਵਾਰਿਆ ੧੩੫
ਭਾਈਤਿਨਕਉਸਦਬਲਿਹਾਰੈਜਾਉ॥੫੧॥ਸੇਦਾੜੀਆਂਸਚੀਆਜਿਗੁਰਚਰ
ਨੀਲਗੰਨਿ॥ਅਨਦਿਨੁਸੇਵਨਿਗੁਰੁਆਪਣਾਅਨਦਿਨੁਅਨਦਿਰਹੰਨਿ॥ਨਾਨਕ
ਸੇਮੁਹਸੋਹਣੇਸਚੈਦਰਿਦਿਸੰਨਿ॥੫੨॥ਮੁਖਸਚੇਸਚੁਦਾੜੀਆਸਚੁਬੋਲਹਿਸ
ਚੁਕਮਾਹਿ॥ਸਚਾਸਬਦੁਮਨਿਵਸਿਆਸਤਿਗੁਰਮਾਂਹਿਸਮਾਂਹਿ॥ਸਚੀਰਾਸੀਸਚੁ
ਧਨੁਉਤਮਪਦਵੀਪਾਂਹਿ॥ਸਚੁਸੁਣਹਿਸਚੁਮੰਨਿਲੈਨਿਸਚੀਕਾਰਕਮਾਹਿ॥ਸਚੀ
ਦਰਗਹਬੈਸਣਾਸਚੇਮਾਹਿਸਮਾਹਿ॥ਨਾਨਕਵਿਣੁਸਤਿਗੁਰਸਚੁਨਪਾਈਐਮਨ
ਮੁਖਿਭੂਲੇਜਾਂਹਿ॥੫੩॥ਬਾਬੀਹਾਪ੍ਰਿਉਪ੍ਰਿਉਕਰੇਜਲਨਿਧਿਪ੍ਰੇਮਪਿਆਰਿ॥
ਗੁਰਮਿਲੇਸੀਤਲਜਲੁਪਾਇਆਸਭਿਦੂਖਨਿਵਾਰਣਹਾਰੁ॥ਤਿਸਚੁਕੈਸਹਜੁਊ
ਪਜੈਚੁਕੈਕੂਕਪੁਕਾਰ॥ਨਾਨਕਗੁਰਮੁਖਿਸਾਂਤਿਹੋਇਨਾਮੁਰਖਹੁਉਰਿਧਾਰਿ॥੫੪॥
ਬਾਬੀਹਾਤੂੰਸਚੁਚਉਸਚੇਸਉਲਿਵਲਾਇ॥ਬੋਲਿਆਤੇਰਾਥਾਇਪਵੈਗੁਰ
ਮੁਖਿਹੋਇਅਲਾਇ॥ਸਬਦੁਚੀਨਿਤਿਖਉਤਰੈਮੰਨਿਲੈਰਜਾਇ॥ਚਾਰੇਕੁੰਡਾਝੋ
ਕਿਵਰਸਦਾਬੂੰਦਪਵੈਸਹਜਿਸੁਭਾਇ॥ਜਲਹੀਤੇਸਭਉਪਜੈਬਿਨੁਜਲਪਿਆ
ਸਨਜਾਇ॥ਨਾਨਕਹਰਿਜਲੁਜਿਨਿਪੀਆਤਿਸੁਭੂਖਨਲਾਗੈਆਇ॥੫੫॥ਬਾ
ਬੀਹਾਤੂੰਸਹਜਿਬੋਲਿਸਚੈਸਬਦਿਸੁਭਾਇ॥ਸਭੁਕਿਛੁਤੇਰੈਨਾਲਿਹੈਸਤਿਗੁਰਿ
ਦੀਆਦਿਖਾਇ॥ਆਪੁਪਛਾਣਹਿਪ੍ਰੀਤਮੁਮਿਲੈਵੁਠਾਛਹਬਰਲਾਇ॥ਝਿਮਿ
ਝਿਮਿਅੰਮ੍ਰਿਤੁਵਰਸਦਾਤਿਸਨਾਭੁਖਸਭਜਾਇ॥ਕੂਕਪੁਕਾਰਨਹੋਵਈਜੋਤੀਜੋਤਿ
ਮਿਲਾਇ॥ਨਾਨਕਸੁਖਿਸਵਨਿਸੋਹਾਗਣੀਸਚੈਨਾਮਿਸਮਾਇ॥੫੬॥ਧੁਰਹੁਖ
ਸਮਿਭੇਜਿਆਸਚੈਹੁਕਮਿਪਠਾਇ॥ਇੰਦੁਵਰਸੈਦਇਆਕਰਿਗੂੜ੍ਹੀਛਹਬਰਲ
ਾਇ॥ਬਾਬੀਹੇਤਨਿਮਨਿਸੁਖੁਹੋਇਜਾਂਤਤੁਬੂੰਦਮੁਹਿਪਾਇ॥ਅਨੁਧਨੁਬਹੁਤਾਉ
ਪਜੈਧਰਤੀਸੋਭਾਪਾਇ॥ਅਨਦਿਨੁਲੋਕੁਭਗਤਿਕਰੇਗੁਰਕੈਸਬਦਿਸਮਾਇ॥
ਆਪੇਸਚਾਬਖਸਿਲਏਕਰਿਕਿਰਪਾਕਰੈਰਜਾਇ॥ਹਰਿਗੁਣਗਾਵਹੁਕਾਮਣੀ

ਸਚੈਸਬਦਿਸਮਾਇ॥ਏਕਾਸਹਜੁਸੀਗੁਰੁਕਰਿਹੁਸਾਚਿਰਹਹੁਲਿਵਲਾਇ॥ਨਾਨ
ਕਨਾਮੋਮਨਿਵਸੈਹਰਿਦਰਗਹਲਏਛਡਾਇ॥੫੭॥ਬਾਬੀਹਾਸਗਲੀਧਰਤੀਜੇਫਿ
ਰਹਿਊਡਿਚੜਹਿਆਕਾਸਿ॥ਸਤਿਗੁਰਿਮਿਲਿਐਜਲੁਪਾਈਐਚੂਕੈਭੂਖਪਿਆ
ਸ॥ਜੀਉਪਿੰਡੁਸਭੁਤਿਸਕਾਸਭੁਕਿਛੁਤਿਸਕੈਪਾਸਿ॥ਵਿਣੁਬੋਲਿਆਸਭੁਕਿ
ਛੁਜਾਣਦਾਕਿਸੁਆਗੈਕੀਚੈਅਰਦਾਸਿ॥ਨਾਨਕਘਟਿਘਟਿਏਕੋਵਰਤਦਾਸਬ
ਦਿਕਰੇਪਰਗਾਸੁ॥੫੮॥ਨਾਨਕਤਿਸੈਬਸੰਤੁਹੈਜਿਸਤਿਗੁਰੁਸੇਵਿਸਮਾਇ॥ਹ
ਰਿਵੁਠਾਮਨੁਤਨੁਸਭੁਪਰਫੜੈਸਭੁਜਗੁਹਰੀਆਵਲੁਹੋਇ॥੫੯॥ਸਬਦੇਸਦਾ
ਬਸੰਤੁਹੈਜਿਤੁਤਨੁਮਨੁਹਰਿਆਹੋਇ॥ਨਾਨਕਨਾਮੁਨਵੀਸਰੈਜਿਨਿਸਿਰਿਆਸ
ਭੁਕੋਇ॥੬੦॥ਨਾਨਕਤਿਨਾਬਸੰਤੁਹੈਜਿਨਾਗੁਰਮੁਖਿਵਸਿਆਮਨਿਸੋਇ॥ਹ
ਰਿਵੁਠੈਮਨੁਤਨੁਪਰਫੜੈਸਭੁਜਗੁਹਰਿਆਹੋਇ॥੬੧॥ਵਡੜੈਝਾਲਿਝਲੁੰਭ
ਲੈਨਾਵੜਾਲਈਐਕਿਸੁ॥ਨਾਉਲਈਐਪਰਮੇਸਰੈਭੰਨਣਘੜਣਸਮਰਥੁ॥
੬੨॥ਹਰਹਟਭੀਤੂੰਤੂੰਕਰਹਿਬੋਲਹਿਭਲੀਬਾਣਿ॥ਸਾਹਿਬੁਸਦਾਹਦੂਰਿਹੈਕਿ
ਆਉਚੀਕਰਹਿਪੁਕਾਰ॥ਜਿਨਿਜਗਤੁਉਪਾਇਹਰਿਰੰਗੁਕੀਆਤਿਸੈਵਿਟਹੁ
ਕੁਰਬਾਣੁ॥ਆਪੁਛੋਡਹਿਤਾਂਸਹੁਮਿਲੈਸਚਾਏਹੁਵੀਚਾਰੁ॥ਹਉਮੈਫਿਕਾਬੋਲਣਾ
ਬੁਝਿਨਸਕਾਕਾਰ॥ਵਣੁਤ੍ਰਿਣੁਤ੍ਰਿਭਵਣੁਤੁਝੈਧਿਆਇਦਾਅਨਦਿਨੁਸਦਾਵਿ
ਹਾਣ॥ਬਿਨੁਸਤਿਗੁਰਕਿਨੈਨਪਾਇਆਕਰਿਕਰਿਥਕੇਵੀਚਾਰ॥ਨਦਰਿਕਰਹਿ
ਜੇਆਪਣੀਤਾਂਆਪੇਲੈਹਿਸਵਾਰਿ॥ਨਾਨਕਗੁਰਮੁਖਿਜਿਨੀਧਿਆਇਆਆ
ਏਸੇਪਰਵਾਣੁ॥੬੩॥ਜੋਗੁਨਭਗਵੀਕਪੜੀਜੋਗੁਨਮੈਲੇਵੇਸਿ॥ਨਾਨਕਘਰਿਬੈ
ਠਿਆਜੋਗੁਪਾਈਐਸਤਿਗੁਰਕੈਉਪਦੇਸਿ॥੬੪॥ਚਾਰੇਕੁੰਡਾਜੇਭਵਹਿਬੇਦ
ਪੜਹਿਜੁਗਚਾਰਿ॥ਨਾਨਕਸਾਚਾਭੇਟੈਹਰਿਮਨਿਵਸੈਪਾਵਹਿਮੋਖਦੁਆਰ॥੬੫
॥ਨਾਨਕਹੁਕਮੁਵਰਤੈਖਸਮਕਾਮਤਿਭਵੀਫਿਰਹਿਚਲਚਿਤ॥ਮਨਮੁਖਸਉਕ
ਰਿਦੋਸਤੀਸੁਖਕਿਪੁਛਹਿਮਿਤ॥ਗੁਰਮੁਖਿਸਉਕਰਿਦੋਸਤੀਸਤਿਗੁਰਸਉਲਾ
ਇਚਿਤੁ॥ਜੰਮਣਮਰਣਕਾਮੂਲੁਕਟੀਐਤਾਂਸੁਖੁਹੋਵੀਮਿਤ॥੬੬॥ਭੁਲਿਆਂ

ਆਪਿਸਮਝਾਇਸੀਜਾਕਉਨਦਰਿਕਰੇਇ॥ਨਾਨਕਨਦਰੀਬਾਹਰੀਕਰਣਪਲਾਹ
ਕਰੇਇ॥੬੭॥

ਸਲੋਕਮਹਲਾ੪ ੧ੴਸਤਿਗੁਰਪ੍ਰਸਾਦਿ॥

ਵਡਭਾਗੀਆਸੋਹਾਗਣੀਜਿਨਾਗੁਰਮੁਖਿਮਿਲਿਆਹਰਿਰਾਇ॥ਅੰਤਰਿਜੋਤਿਪ
ਰਗਾਸੀਆਨਾਨਕਨਾਮਿਸਮਾਇ॥੧॥ਵਾਹੁਵਾਹੁਸਤਿਗੁਰੁਪੁਰਖੁਹੈਜਿਨਿਸਚੁ
ਜਾਤਾਸੋਇ॥ਜਿਤੁਮਿਲਿਐਤਿਖਉਤਰੈਤਨੁਮਨੁਸੀਤਲੁਹੋਇ॥ਵਾਹੁਵਾਹੁਸ
ਤਿਗੁਰੁਸਤਿਪੁਰਖੁਹੈਜਿਸਨੋਸਮਤੁਸਭਕੋਇ॥ਵਾਹੁਵਾਹੁਸਤਿਗੁਰੁਨਿਰਵੈਰੁ
ਹੈਜਿਸੁਨਿੰਦਾਉਸਤਤਿਤੁਲਿਹੋਇ॥ਵਾਹੁਵਾਹੁਸਤਿਗੁਰੁਸੁਜਾਣੁਹੈਜਿਸੁਅੰ
ਤਰਿਬ੍ਰਹਮੁਵੀਚਾਰੁ॥ਵਾਹੁਵਾਹੁਸਤਿਗੁਰੁਨਿਰੰਕਾਰੁਹੈਜਿਸੁਅੰਤੁਨਪਾਰਾਵਾਰੁ
॥ਵਾਹੁਵਾਹੁਸਤਿਗੁਰੂਹੈਜਿਸਚੁਦ੍ਰਿੜਾਏਸੋਇ॥ਨਾਨਕਸਤਿਗੁਰਵਾਹੁਵਾਹੁਜਿ
ਸਤੇਨਾਮੁਪਰਾਪਤਿਹੋਇ॥੨॥ਹਰਿਪ੍ਰਭੁਸਚਾਸੋਹਿਲਾਗੁਰਮੁਖਿਨਾਮੁਗੋਵਿੰਦੁ
॥ਅਨਦਿਨੁਨਾਮੁਸਲਾਹਣਾਹਰਿਜਪਿਆਮਨਿਆਨੰਦੁ॥ਵਡਭਾਗੀਹਰਿਪਾਇ
ਆਪੂਰਨਪਰਮਾਨੰਦੁ॥ਜਨਨਾਨਕਨਾਮੁਸਲਾਹਿਆਬਹੁੜਿਨਮਨਿਤਨਿਭੰਗੁ॥
੩॥ਮੂੰਪਿਰੀਆਸਉਨੇਹੁਕਿਉਸਜਣਮਿਲਹਿਪਿਆਰਿਆ॥ਹਉਢੂਢੇਦੀਤਿ
ਨਸਜਣਸਚਿਸਵਾਰਿਆ॥ਸਤਿਗੁਰੁਮੈਡਾਮਿਤ੍ਰੁਹੈਜੇਮਿਲੈਤਇਹੁਮਨੁਵਾਰਿ
ਆ॥ਦੇਂਦਾਮੂੰਪਿਰੁਦਸਿਹਰਿਸਜਣੁਸਿਰਜਣਹਾਰਿਆ॥ਨਾਨਕਹਉਪਿਰੁਭਾਲੀ
ਆਪਣਾਸਤਿਗੁਰਨਾਲਿਦਿਖਾਲਿਆ॥੪॥ਹਉਖੜੀਨਿਹਾਲੀਪੰਧੁਮਤੁਮੂੰ
ਸਜਣੁਆਵਏ॥ਕੋਆਣਿਮਿਲਾਵੈਅਜੁਮੈਪਿਰੁਮੇਲਿਮਿਲਾਵਏ॥ਹਉਜੀ
ਉਕਰੀਤਿਸੁਵਿਟਉਚਉਖੰਨੀਐਜੋਮੈਪਿਰੀਦਿਖਾਵਏ॥ਨਾਨਕਹਰਿਹੋਇਦ
ਇਆਲੁਤਾਂਗੁਰੁਪੂਰਾਮੇਲਾਵਏ॥੫॥ਅੰਤਰਿਜੋਰੁਹਉਮੈਤਨਿਮਾਇਆਕੂੜੀ
ਆਵੈਜਾਇ॥ਸਤਿਗੁਰਕਾਫੁਰਮਾਇਆਮੰਨਿਨਸਕੀਦੁਤਰੁਤਰਿਆਨਜਾਇ
॥ਨਦਰਿਕਰੇਜਿਸੁਆਪਣੀਸੋਚਲੈਸਤਿਗੁਰਭਾਇ॥ਸਤਿਗੁਰਕਾਦਰਸਨੁਸ
ਫਲੁਹੈਜੋਇਛੈਸੋਫਲੁਪਾਇ॥ਜਿਨੀਸਤਿਗੁਰੁਮੰਨਿਆਹਉਤਿਨਕੇਲਾਗ

ਉਪਾਇ॥ਨਾਨਕਤਾਕਾਦਾਸੁਹੈਜੋਅਨਦਿਨੁਰਹੈਲਿਵਲਾਇ॥੬॥ਜਿਨਾਪਿਰੀਪਿ
ਆਰੁਬਿਨੁਦਰਸਨਕਿਉਤ੍ਰਿਪਤੀਐ॥ਨਾਨਕਮਿਲੇਸੁਭਾਇਗੁਰਮੁਖਿਇਹੁਮਨੁ
ਰਹਸੀਐ॥੭॥ਜਿਨਾਪਿਰੀਪਿਆਰੁਕਿਉਜੀਵਨਿਪਿਰਬਾਹਰੇ॥ਜਾਸਹੁਦੇਖਨਿ
ਆਪਣਾਨਾਨਕਥੀਵਨਿਭੀਹਰੇ॥੮॥ਜਿਨਾਗੁਰਮੁਖਿਅੰਦਰਿਨੇਹੁਤੈਪ੍ਰੀਤਮ
ਸਚੈਲਾਇਆ॥ਰਾਤੀਅਤੈਡੇਹੁਨਾਨਕਪ੍ਰੇਮਿਸਮਾਇਆ॥੯॥ਗੁਰਮੁਖਿਸਚੀ
ਆਸਕੀਜਿਤੁਪ੍ਰੀਤਮੁਸਚਾਪਾਈਐ॥ਅਨਦਿਨੁਰਹਹਿਅਨੰਦਿਨਾਨਕਸਹਜਿ
ਸਮਾਈਐ॥੧੦॥ਸਚਾਪ੍ਰੇਮੁਪਿਆਰੁਗੁਰਪੂਰੇਤੇਪਾਈਐ॥ਕਬਹੂਨਹੋਵੈਭੰਗੁ
ਨਾਨਕਹਰਿਗੁਣਗਾਈਐ॥੧੧॥ਜਿਨਾਅੰਦਰਿਸਚਾਨੇਹੁਕਿਉਜੀਵਨਿਪਿਰੀ
ਵਿਹੂਣਿਆ॥ਗੁਰਮੁਖਿਮੇਲੇਆਪਿਨਾਨਕਚਿਰੀਵਿਛੁੰਨਿਆ॥੧੨॥ਜਿਨ
ਕਉਪ੍ਰੇਮਪਿਆਰੁਤਉਆਪੇਲਾਇਆਕਰਮੁਕਰਿ॥ਨਾਨਕਲੇਹੁਮਿਲਾਇਮੈਜਾ
ਚਕਦੀਜੈਨਾਮੁਹਰਿ॥੧੩॥ਗੁਰਮੁਖਿਹਸੈਗੁਰਮੁਖਿਰੋਵੈ॥ਜਿਗੁਰਮੁਖਿਕਰੇਸਾ
ਈਭਗਤਿਹੋਵੈ॥ਗੁਰਮੁਖਿਹੋਵੈਸੁਕਰੇਵੀਚਾਰੁ॥ਗੁਰਮੁਖਿਨਾਨਕਪਾਵੈਪਾਰੁ॥
੧੪॥ਜਿਨਾਅੰਤਰਿਨਾਮੁਨਿਧਾਨੁਹੈਗੁਰਬਾਣੀਵੀਚਾਰਿ॥ਤਿਨਕੇਮੁਖਸਦਉਜ
ਲੇਤਿਤੁਸਚੈਦਰਬਾਰਿ॥ਤਿਨਬਹਦਿਆਉਠਦਿਆਕਦੇਨਵਿਸਰੈਜਿਆਪਿ
ਬਖਸੇਕਰਤਾਰਿ॥ਨਾਨਕਗੁਰਮੁਖਿਮਿਲੇਨਵਿਛੁੜਹਿਜਿਮੇਲੇਸਿਰਜਣਹਾਰਿ
॥੧੫॥ਗੁਰਪੀਰਾਂਕੀਚਾਕਰੀਮਹਾਂਕਰੜੀਸੁਖਸਾਰੁ॥ਨਦਰਿਕਰੇਜਿਸੁਆਪਣੀ
ਤਿਸੁਲਾਏਹੇਤਪਿਆਰੁ॥ਸਤਿਗੁਰਕੀਸੇਵੈਲਗਿਆਭਉਜਲੁਤਰੈਸੰਸਾਰੁ॥ਮ
ਨਚਿੰਦਿਆਫਲੁਪਾਇਸੀਅੰਤਰਿਬਿਬੇਕਬੀਚਾਰੁ॥ਨਾਨਕਸਤਿਗੁਰਿਮਿਲਿ
ਐਪ੍ਰਭੁਪਾਈਐਸਭੁਦੂਖਨਿਵਾਰਣਹਾਰੁ॥੧੬॥ਮਨਮੁਖਸੇਵਾਜੋਕਰੇਦੂਜੈਭਾ
ਇਚਿਤੁਲਾਇ॥ਪੁਤੁਕਲਤੁਕੁਟੰਬੁਹੈਮਾਇਆਮੋਹੁਵਧਾਇ॥ਦਰਗਹਿਲੇਖ
ਮੰਗੀਐਕੋਈਅੰਤਿਨਸਕੀਛਡਾਇ॥ਬਿਨੁਨਾਵੈਸਭੁਦੁਖੁਹੈਦੁਖਦਾਈਮੋਹਮਾ
ਇ॥ਨਾਨਕਗੁਰਮੁਖਿਨਦਰੀਆਇਆਮੋਹਮਾਇਆਵਿਛੁੜਿਸਭਜਾਇ॥
੧੭॥ਗੁਰਮੁਖਿਹੁਕਮੁਮੰਨੇਸਹਕੇਰਾਹੁਕਮੇਹੀਸੁਖੁਪਾਏ॥ਹੁਕਮੋਸੇਵੇਹੁਕਮੁਆ

ਰਾਧੇਹੁਕਮੇਸਮੈਸਮਾਏ॥ਹੁਕਮੁਵਰਤੁਨੇਮੁਸੁਚਸੰਜਮੁਮਨਿਚਿੰਦਿਆਫਲੁਪਾਏ॥
ਸਦਾਸੁਹਾਗਣਿਜਿਹੁਕਮੈਬੁਝੈਸਤਿਗੁਰੁਸੇਵੈਲਿਵਲਾਏ॥ਨਾਨਕਕ੍ਰਿਪਾਕਰੇ
ਜਿਨਊਪਰਿਤਿਨਾਹੁਕਮੇਲਏਮਿਲਾਏ॥੧੮॥ਮਨਮੁਖਿਹੁਕਮੁਨਬੁਝੈਬਪੁੜੀ
ਨਿਤਹਉਮੈਕਰਮਕਮਾਇ॥ਵਰਤਨੇਮੁਸੁਚਸੰਜਮੁਪੂਜਾਪਾਖੰਡਿਭਰਮੁਨਜਾਇ
॥ਅੰਤਰਹੁਕੁਸੁਧੁਮਾਇਆਮੋਹਿਬੇਧੇਜਿਉਹਸਤੀਛਾਰੁਉਡਾਏ॥ਜਿਨਿਉਪਾ
ਏਤਿਸੈਨਚੇਤਹਿਬਿਨੁਚੇਤੇਕਿਉਸੁਖੁਪਾਏ॥ਨਾਨਕਪਰਪੰਚੁਕੀਆਧੁਰਿਕਰਤੈਪੂਰਬਿ
ਲਿਖਿਆਕਮਾਏ॥੧੯॥ਗੁਰਮੁਖਿਪਰਤੀਤਿਭਈਮਨੁਮਾਨਿਆਅਨਦਿਨੁਸੇਵਾ
ਕਰਤਸਮਾਇ॥ਅੰਤਰਿਸਤਿਗੁਰੁਗੁਰੂਸਭਪੂਜੇਸਤਿਗੁਰਕਾਦਰਸੁਦੇਖੈਸਭਆਇ
॥ਮੰਨੀਐਸਤਿਗੁਰਪਰਮਬੀਚਾਰੀਜਿਤੁਮਿਲਿਐਤਿਸਨਾਭੁਖਸਭਜਾਇ॥ਹਉ
ਸਦਾਸਦਾਬਲਿਹਾਰੀਗੁਰਅਪੁਨੇਜੋਪ੍ਰਭੁਸਚਾਦੇਇਮਿਲਾਇ॥ਨਾਨਕਕਰਮੁਪਾ
ਇਆਤਿਨਸਚਾਜੋਗੁਰਚਰਣੀਲਗੇਆਇ॥੨੦॥ਜਿਨਪਿਰੀਆਸਉਨੇਹੁਸੇਸਜ
ਣਮੈਨਾਲਿ॥ਅੰਤਰਿਬਾਹਰਿਹਉਫਿਰਾਂਭੀਹਿਰਦੈਰਖਾਸਮਾਲਿ॥੨੧॥ਜਿਨਾ
ਇਕਿਮਨਿਇਕਚਿਤਿਧਿਆਇਆਸਤਿਗੁਰਸਉਚਿਤੁਲਾਇ॥ਤਿਨਕੀਦੁਖ
ਭੁਖਹਉਮੈਵਡਾਰੋਗੁਗਇਆਨਿਰਦੋਖਭਏਲਿਵਲਾਇ॥ਗੁਣਗਾਵਹਿਗੁਣਉ
ਚਰਹਿਗੁਣਮਹਿਸਵੈਸਮਾਇ॥ਨਾਨਕਗੁਰਪੂਰੇਤੇਪਾਇਆਸਹਜਿਮਿਲਿਆਪ੍ਰ
ਭੁਆਇ॥੨੨॥ਮਨਮੁਖਿਮਾਇਆਮੋਹੁਹੈਨਾਮਿਨਲਗੈਪਿਆਰੁ॥ਕੂੜੁਕਮਾਵੈਕੂ
ੜੁਸੰਘਰੈਕੂੜਿਕਰੈਆਹਾਰੁ॥ਬਿਖੁਮਾਇਆਧਨੁਸੰਚਿਮਰਹਿਅੰਤਿਹੋਇਸਭੁਛਾ
ਰੁ॥ਕਰਮਧਰਮਸੁਚਿਸੰਜਮੁਕਰਹਿਅੰਤਰਿਲੋਭੁਵਿਕਾਰੁ॥ਨਾਨਕਮਨਮੁਖਿਜਿ
ਕਮਾਵੈਸੁਥਾਇਨਪਵੈਦਰਗਹਹੋਇਖੁਆਰੁ॥੨੩॥ਸਭਨਾਰਾਗਾਂਵਿਚਿਸੋਭਲਾ
ਭਾਈਜਿਤੁਵਸਿਆਮਨਿਆਇ॥ਰਾਗੁਨਾਦੁਸਭੁਸਚੁਹੈਕੀਮਤਿਕਹੀਨਜਾਇ॥
ਰਾਗੈਨਾਦੈਬਾਹਰਾਇਨੀਹੁਕਮੁਨਬੂਝਿਆਜਾਇ॥ਨਾਨਕਹੁਕਮੈਬੂਝੈਤਿਨਾਰਾਸਿ
ਹੋਇਸਤਿਗੁਰਤੇਸੋਝੀਪਾਇ॥ਸਭੁਕਿਛੁਤਿਸਤੇਹੋਇਆਜਿਉਤਿਸੈਦੀਰਜਾਇ
॥੨੪॥ਸਤਿਗੁਰਵਿਚਿਅੰਮ੍ਰਿਤਨਾਮੁਹੈਅੰਮ੍ਰਿਤੁਕਹੈਕਹਾਇ॥ਗੁਰਮਤੀਨਾਮੁਨਿਰ

ਮਹਲੋਨਿਰਮਲੁਨਾਮੁਧਿਆਇਆ॥ਅੰਮ੍ਰਿਤਬਾਣੀਤਤੁਹੈਗੁਰਮੁਖਿਵਸੈਮਨਿਆਇਆ॥ਹਿਰਦੈਕਮਲੁਪ
ਰਗਾਸਿਆਜੋਤੀਜੋਤਿਮਿਲਾਇਆ॥ਨਾਨਕਸਤਿਗੁਰੁਤਿਨਕਉਮੇਲਿਓਨੁਜਿਨਧੁਰਿਮਸਤਕਿ
ਭਾਗੁਲਿਖਾਇਆ॥੨ ਪਾ॥ਅੰਦਰਿਤਿਸਨਾਅਗਿਹੈਮਨਮੁਖਭੁਖਨਜਾਈ॥ਮੋਹੁਕੁਟੰਬੁਸ
ਭੁਕੂੜੁਹੈਕੂੜਿਰਹਿਆਲਪਟਾਈ॥ਅਨਦਿਨੁਚਿੰਤਾਚਿੰਤਵੈਚਿੰਤਾਬਧਾਜਾਈ॥ਜੰਮਣੁਮ
ਰਣੁਨਚੁਕਈਹਉਮੈਕਰਮਕਮਾਈ॥ਗੁਰਸਰਣਾਈਉਬਰੈਨਾਨਕਲਏਛਡਾਈ॥੨੮॥
ਸਤਿਗੁਰਪੁਰਖੁਹਰਿਧਿਆਇਦਾਸਤਸੰਗਤਿਸਤਿਗੁਰਭਾਇਆ॥ਸਤਸੰਗਤਿਸਤਿਗੁ
ਰਸੇਵਦੇਹਰਿਮੇਲੇਗੁਰੁਮੇਲਾਇਆ॥ਏਹੁਭਉਜਲੁਜਗਤੁਸੰਸਾਰੁਹੈਗੁਰੁਬੋਹਿਥੁਨਾਮਿਤ
ਰਾਇਆ॥ਗੁਰਸਿਖੀਭਾਣਾਮੰਨਿਆਗੁਰੁਪੂਰਾਪਾਰਿਲੰਘਾਇਆ॥ਗੁਰਸਿਖਾਂਕੀਹਰਿਧੂੜਿ
ਦੇਹਿਹਮਪਾਪੀਭੀਗਤਿਪਾਂਹਿ॥ਧੁਰਿਮਸਤਕਿਹਰਿਪ੍ਰਭਿਲਿਖਿਆਗੁਰਨਾਨਕਮਿਲਿ
ਆਆਇ॥ਜਮਕੰਕਰਮਾਰਿਬਿਦਾਰਿਅਨੁਹਰਿਦਰਗਹਲਏਛਡਾਇ॥ਗੁਰਸਿਖਾਨੋ
ਸਾਬਾਸਿਹੈਹਰਿਤੁਠਾਮੇਲਿਮਿਲਾਇਆ॥੧॥ਗੁਰਿਪੂਰੈਹਰਿਨਾਮੁਦਿੜਾਇਆਜਿਨਿ
ਵਿਚਹੁਭਰਮੁਚੁਕਾਇਆ॥ਰਾਮਨਾਮੁਹਰਿਕੀਰਤਿਗਾਇਕਰਿਚਾਨਣੁਮਗੁਦੇਖਾਇਆ
॥ਹਉਮੈਮਾਰਿਏਕਲਿਵਲਾਗੀਅੰਤਰਿਨਾਮੁਵਸਾਇਆ॥ਗੁਰਮਤੀਜਮੁਜੋਹਿਨਸਕੈਸ
ਚੈਨਾਇਸਮਾਇਆ॥ਸਭੁਆਪੇਆਪਿਵਰਤੈਕਰਤਾਜੋਭਾਵੈਸੋਨਾਇਲਾਇਆ॥ਜਨਨਾਨ
ਕੁਨਾਉਲਏਤਾਂਜੀਵੈਬਿਨੁਨਾਵੈਖਿਨੁਮਰਿਜਾਇਆ॥੨॥ਮਨਅੰਤਰਿਹਉਮੈਰੋਗੁਭ੍ਰਮਿਭੂ
ਲੇਹਉਮੈਸਾਕਤਦੁਰਜਨਾ॥ਨਾਨਕਰੋਗੁਗਵਾਇਮਿਲਿਸਤਿਗੁਰਸਾਧੂਸਜਣਾ॥੨੯॥
ਗੁਰਮਤੀਹਰਿਹਰਿਬੋਲੇ॥ਹਰਿਪ੍ਰੇਮਿਕਸਾਈਦਿਨਸੁਰਾਤਿਹਰਿਰਤੀਹਰਿਰੰਗਿਚੋਲੇ॥ਹਰਿ
ਜੈਸਾਪੁਰਖੁਨਲਭਈਸਭੁਦੇਖਿਆਜਗਤੁਮੈਟੋਲੇ॥ਗੁਰਸਤਿਗੁਰਿਨਾਮੁਦਿੜਾਇਆਮਨੁਅ
ਨਤਨਕਾਹੂਡੋਲੇ॥ਜਨਨਾਨਕੁਹਰਿਕਾਦਾਸੁਹੈਗੁਰਸਤਿਗੁਰਕੇਗੁਲਗੋਲੇ॥੩੦॥

ਸਲੋਕਮਹਲਾ੫ ੧ੴਸਤਿਗੁਰਪ੍ਰਸਾਦਿ॥

ਰਤੇਸੇਈਜਿਮੁਖੁਨਮੋੜੰਨਿਜਿਨੀਸਿਞਾਤਾਸਾਈ॥ਝੜਿਝੜਿਪਵਦੇਕਚੇਬਿਰਹੀਜਿਨਾ
ਕਾਰਿਨਆਈ॥੧॥ਧਣੀਵਿਹੂਣਾਪਾਟਪਟੰਬਰਭਾਹੀਸੇਤੀਜਾਲੇ॥ਧੂੜੀਵਿਚਿਲੁਡੰਦੜੀ

ਸੋਹਾਂਨਾਨਕਤੈਸਹਨਾਲੇ॥੨॥ਗੁਰਕੈਸਬਦਿਅਰਾਧੀਐਨਾਮਿਰੰਗਿਬੈਰਾਗੁ॥ਜੀਤੇਪੰਚਬੈਰਾਈਆਨਾਨ
ਕਸਫਲਮਾਰੂਇਹੁਰਾਗੁ॥੩॥ਜਾਂਮੂੰਇਕੁਤਲਖਤਉਜਿਤੀਪਿਨਣੇਦਰਿਕਿਤੜੇ॥ਬਾਮਣੁਬਿ
ਰਥਾਗਇਓਜਨੰਮੁਜਿਨਿਕੀਤੋਸੋਵਿਸਰੇ॥੪॥ਸੋਰਠਿਸੋਰਸੁਪੀਜੀਐਕਬਹੂਨਫੀਕਾਹੋਇ॥ਨਾ
ਨਕਰਾਮਨਾਮਗੁਨਗਾਈਅਹਿਦਰਗਹਨਿਰਮਲਸੋਇ॥੫॥ਜੋਪ੍ਰਭਿਰਖੇਆਪਿਤਿਨਕੋਇਨਮਾ
ਰਈ॥ਅੰਦਰਿਨਾਮੁਨਿਧਾਨੁਸਦਾਗੁਣਸਾਰਈ॥ਏਕਾਟੇਕਅਗੰਮਮਨਿਤਨਿਪ੍ਰਭੁਧਾਰਈ॥ਲਗਾ
ਰੰਗੁਅਪਾਰੁਕੋਨਉਤਾਰਈ॥ਗੁਰਮੁਖਿਹਰਿਗੁਣਗਾਇਸਹਜਿਸੁਖੁਸਾਰਈ॥ਨਾਨਕਨਾਮੁਨਿ
ਧਾਨੁਰਿਦੈਉਰਿਹਾਰਈ॥੬॥ਕਰੇਸੁਚੰਗਾਮਾਨਿਦੁਯੀਗਣਤਲਾਹਿ॥ਅਪਣੀਨਦਰਿਨਿਹਾਲਿ
ਆਪੇਲੈਹੁਲਾਇ॥ਜਨਦੇਹੁਮਤੀਉਪਦੇਸੁਵਿਚਹੁਭਰਮੁਜਾਇ॥ਜੋਧੁਰਿਲਿਖਿਆਲੇਖੁਸੋਈ
ਸਭਕਮਾਇ॥ਸਭੁਕਛੁਤਿਸਦੈਵਸਿਦੂਜੀਨਾਹਿਜਾਇ॥ਨਾਨਕਸੁਖਅਨਦਭਏਪ੍ਰਭਕੀਮੰਨਿ
ਰਜਾਇ॥੭॥ਗੁਰੁਪੂਰਾਜਿਨਿਸਿਮਰਿਆਸੇਈਭਏਨਿਹਾਲ॥ਨਾਨਕਨਾਮੁਅਰਾਧਣਾਕਾਰਜੁ
ਆਵੈਰਾਸਿ॥੮॥ਪਾਪੀਕਰਮਕਮਾਵਦੇਕਰਦੇਹਾਏਹਾਇ॥ਨਾਨਕਜਿਉਮਥਨਿਮਧਾਣੀਆ
ਤਿਉਮਥੇਧ੍ਰਮਰਾਇ॥੯॥ਨਾਮੁਧਿਆਇਨਿਸਾਜਨਾਜਨਮਪਦਾਰਥੁਜੀਤਿ॥ਨਾਨਕਧਰਮਐਸੇ
ਚਵਹਿਕੀਤੋਭਵਨੁਪੁਨੀਤ॥੧੦॥ਖੁਭੜੀਕੁਥਾਇਮਿਠੀਗਲਣਿਕੁਮੰਤ੍ਰੀਆ॥ਨਾਨਕਸੇਈ
ਉਬਰੇਜਿਨਭਾਗੁਮਥਾਹਿ॥੧੧॥ਸੁਤੜੇਸੁਖੀਸਵੰਨਿਜੋਰਤੇਸਹਿਆਪਣੈ॥ਪ੍ਰੇਮਵਿਛੋਹਾਧਣੀ
ਸਉਅਠੇਪਹਰਲਵੰਨਿ॥੧੨॥ਸੁਤੜੇਅਸੰਖਮਾਇਆਝੂਠੀਕਾਰਣੇ॥ਨਾਨਕਸੇਜਾਗੰਨਿਜਿ
ਰਸਨਾਨਾਮੁਉਚਾਰਣੇ॥੧੩॥ਮ੍ਰਿਗਤ੍ਰਿਸਨਾਪੇਖਿਭੁਲਣੇਵੁਠੇਨਗਰਗੰਧ੍ਰਬ॥ਜਿਨੀਸਚੁਅਰਾ
ਧਿਆਨਾਨਕਮਨਿਤਨਿਫਬ॥੧੪॥ਪਤਿਤਉਧਾਰਣਪਾਰਬ੍ਰਹਮੁਸੰਮ੍ਰਥਪੁਰਖੁਅਪਾਰੁ॥ਜਿਸ
ਹਿਉਧਾਰੇਨਾਨਕਾਸੋਸਿਮਰੇਸਿਰਜਣਹਾਰੁ॥੧੫॥ਦੂਜੀਛੋਡਿਕੁਵਾਟੜੀਇਕਸਸਉਚਿਤੁਲ
ਾਇ॥ਦੂਜੈਭਾਵੀਂਨਾਨਕਾਵਹਣਿਲੁੜ੍ਹੰਦੜੀਜਾਇ॥੧੬॥ਤਿਹਟੜੇਬਾਜਾਰਸਉਦਾਕਰਨਿ
ਵਣਜਾਰਿਆ॥ਸਚੁਵਖਰੁਜਿਨੀਲਦਿਆਸੇਸਚੜੇਪਾਸਾਰ॥੧੭॥ਪੰਥਾਪ੍ਰੇਮਨਜਾਣਈਭੂ
ਲੀਫਿਰੈਗਵਾਰਿ॥ਨਾਨਕਹਰਿਬਿਸਰਾਇਕੈਪਉਦੇਨਰਕਿਅੰਧਾਰ॥੧੮॥ਮਾਇਆਮਨਹੁ
ਨਵੀਸਰੈਮਾਂਗੈਦੰਮਾਂਦੰਮ॥ਸੋਪ੍ਰਭੁਚਿਤਿਨਆਵਈਨਾਨਕਨਹੀਕਰੰਮਿ॥੧੯॥ਤਿਚਰੁਮੂ
ਲਿਨਥੁੜੀਦੋਜਿਚਰੁਆਪਿਕ੍ਰਿਪਾਲੁ॥ਸਬਦੁਅਖੁਟੁਬਾਬਾਨਾਨਕਾਖਾਹਿਖਰਚਿਧਨੁਮਾਲੁ

॥੨੦॥ਖੰਭਵਿਕਾਂਦੜੇਜੇਲਹਾਂਘਿੰਨਾਸਾਵੀਤੋਲਿ॥ਤੰਨਿਜੜਾਂਈਆਪਣੈਲਹਾਂ
ਸੁਸਜਣੁਟੋਲਿ॥੨੧॥ਸਜਣੁਸਚੁਪਾਤਿਸਾਹੁਸਿਰਿਸਾਂਹਾਂਦੈਸਾਹੁ॥ਜਿਸੁਪਾ
ਸਿਬਹਿਠਿਆਸੋਹੀਐਸਭਨਾਂਦਾਵੇਸਾਹੁ॥੨੨॥

ੴ ਸਤਿਗੁਰਪ੍ਰਸਾਦਿ॥

ਸਲੋਕ ਮਹਲਾ ੯ ॥ਗੁਨਗੋਬਿੰਦਗਾਇਓਨਹੀਜਨਮੁਅਕਾਰਥਕੀਨ
॥ਕਹੁਨਾਨਕਹਰਿਭਜੁਮਨਾਜਿਹਿਬਿਧਿਜਲਕੌਮੀਨ॥੧॥ਬਿਖਿਅਨਸਿਉਕਾਹੇ
ਰਚਿਓਨਿਮਖਨਹੋਹਿਉਦਾਸ॥ਕਹੁਨਾਨਕਭਜੁਹਰਿਮਨਾਪਰੈਨਜਮਕੀਫਾਸ॥੨
॥ਤਰਨਾਪੋਇਉਹੀਗਇਓਲੀਓਜਰਾਤਨੁਜੀਤਿ॥ਕਹੁਨਾਨਕਭਜੁਹਰਿਮਨਾ
ਅਉਧਜਾਤੁਹੈਬੀਤਿ॥੩॥ਬਿਰਧਭਇਓਸੂਝੈਨਹੀਕਾਲੁਪਹੂਚਿਓਆਨਿ॥ਕਹੁਨਾ
ਨਕਨਰਬਾਵਰੇਕਿਉਨਭਜੈਭਗਵਾਨ॥੪॥ਧਨਦਾਰਾਸੰਪਤਿਸਗਲਜਿਨਿਅਪੁਨੀ
ਕਰਿਮਾਨਿ॥ਇਨਮੈਕਛੁਸੰਗੀਨਹੀਨਾਨਕਸਾਚੀਜਾਨਿ॥੫॥ਪਤਿਤਉਧਾਰਨਭੈਹਰ
ਨਹਰਿਅਨਾਥਕੇਨਾਥ॥ਕਹੁਨਾਨਕਤਿਹਜਾਨੀਐਸਦਾਬਸਤੁਤੁਮਸਾਥ॥੬॥ਤਨੁ
ਧਨੁਜਿਹਤੋਕਉਦੀਓਤਾਂਸਿਉਨੇਹੁਨਕੀਨ॥ਕਹੁਨਾਨਕਨਰਬਾਵਰੇਅਬਕਿਉਡੋਲ
ਤਦੀਨ॥੭॥ਤਨੁਧਨੁਸੰਪੈਸੁਖਦੀਓਅਰੁਜਿਹਨੀਕੇਧਾਮ॥ਕਹੁਨਾਨਕਸੁਨੁਰੇਮਨਾਸਿ
ਮਰਤਕਾਹਿਨਰਾਮ॥੮॥ਸਭਸੁਖਦਾਤਾਰਾਮੁਹੈਦੂਸਰਨਾਹਿਨਕੋਇ॥ਕਹੁਨਾਨਕਸੁਨਿ
ਰੇਮਨਾਤਿਹਿਸਿਮਰਤਗਤਿਹੋਇ॥੯॥ਜਿਹਸਿਮਰਤਗਤਿਪਾਈਐਤਿਹਿਭਜੁ
ਰੇਤੈਮੀਤ॥ਕਹੁਨਾਨਕਸੁਨੁਰੇਮਨਾਅਉਧਘਟਤਹੈਨੀਤ॥੧੦॥ਪਾਂਚਤਤਕੋਤਨੁ
ਰਚਿਓਜਾਨਹੁਚਤੁਰਸੁਜਾਨ॥ਜਿਹਤੇਉਪਜਿਓਨਾਨਕਾਲੀਨਤਾਹਿਮੈਮਾਨ॥੧੧
॥ਘਟਿਘਟਿਮੈਹਰਿਜੂਬਸੈਸੰਤਨਕਹਿਓਪੁਕਾਰਿ॥ਕਹੁਨਾਨਕਤਿਹਭਜੁਮਨਭਉ
ਨਿਧਿਉਤਰਹਿਪਾਰਿ॥੧੨॥ਸੁਖੁਦੁਖੁਜਿਹਪਰਸੈਨਹੀਲੋਭੁਮੋਹਅਭਿਮਾਨੁ॥ਕ
ਹੁਨਾਨਕਸੁਨਰੇਮਨਾਸੋਮੂਰਤਭਗਵਾਨ॥੧੩॥ਉਸਤਤਿਨਿੰਦਿਆਨਾਹਿਜਿਹਿਕੰ
ਚਨਲੋਹਸਮਾਨਿ॥ਕਹੁਨਾਨਕਸੁਨੁਰੇਮਨਾਮੁਕਤਿਤਾਹਿਤੈਜਾਨਿ॥੧੪॥ਹਰਖੁਸੋਗ
ਜਾਕੈਨਹੀਬੈਰੀਮੀਤਸਮਾਨ॥ਕਹੁਨਾਨਕਸੁਨਿਰੇਮਨਾਮੁਕਤਿਤਾਹਿਤੈਜਾਨ॥੧੫॥

ਭੈਕਾਹੂਕਉਦੇਤਨਹਿਨਹਿਭੈਮਾਨਤਆਨਿ॥ਕਹੁਨਾਨਕਸੁਨਰੇਮਨਾਗਿਆਨੀਤਾ
ਹਿਬਖਾਨਿ॥੧੬॥ਜਿਹਿਬਿਖਿਆਸਗਲੀਤਜੀਲੀਓਭੇਖਬੈਰਾਗ॥ਕਹੁਨਾਨਕ
ਸੁਨਰੇਮਨਾਤਿਹਨਰਮਾਥੈਭਾਗ॥੧੭॥ਜਿਹਿਮਾਇਆਮਮਤਾਤਜੀਸਭਤੇਭਇ
ਓਉਦਾਸ॥ਕਹੁਨਾਨਕਸੁਨਰੇਮਨਾਤਿਹਿਘਟਿਬ੍ਰਹਮਨਿਵਾਸੁ॥੧੮॥ਜਿਹਿਪ੍ਰਾਨੀ
ਹਉਮੈਤਜੀਕਰਤਾਰਾਮਪਛਾਨਿ॥ਕਹੁਨਾਨਕਵਹੁਮੁਕਤਿਨਰੁਇਹਮਨਸਾਚੀਮ
ਨ॥੧੯॥ਭੈਨਾਸਨਦੁਰਮਤਿਹਰਨਕਲਿਮੈਹਰਿਕੋਨਾਮੁ॥ਨਿਸਦਿਨਿਜੋਨਾਨਕ
ਭਜੈਸਫਲਹੋਹਿਤਿਹਕਾਮ॥੨੦॥ਜਿਹਬਾਗੁਨਗੋਬਿੰਦਭਜਹੁਕਰਨਸੁਨਹੁਹ
ਰਿਨਾਮੁ॥ਕਹੁਨਾਨਕਸੁਨਰੇਮਨਾਪਰਹਿਨਜਮਕੈਧਾਮ॥੨੧॥ਜੋਪ੍ਰਾਨੀਮਮਤਾਤਜੈ
ਲੋਭਮੋਹਅਹੰਕਾਰ॥ਕਹੁਨਾਨਕਆਪਨਤਰੈਅਉਰਨਲੇਤਉਧਾਰ॥੨੨॥ਜਿ
ਉਸੁਪਨਾਅਰੁਪੇਖਨਾਐਸੇਜਗਕਉਜਾਨਿ॥ਇਨਮੈਕਛੁਸਾਚੋਨਹੀਨਾਨਕਬਿਨੁ
ਭਗਵਾਨ॥੨੩॥ਨਿਸਿਦਿਨਿਮਾਇਆਕਾਰਨੇਪ੍ਰਾਨੀਡੋਲਤਨੀਤ॥ਕੋਟਨਮੈਨਾ
ਨਕਕੋਊਨਾਰਾਇਨਜਿਹਚੀਤਿ॥੨੪॥ਜੈਸੇਜਲਤੇਬੁਦਬੁਦਾਉਪਜੈਬਿਨਸੈਨੀ
ਤ॥ਜਗਰਚਨਾਤੈਸੇਰਚੀਕਹੁਨਾਨਕਸੁਨਮੀਤ॥੨੫॥ਪ੍ਰਾਨੀਕਛੂਨਚੇਤਈਮਦਿ
ਮਾਇਆਕੈਅੰਧ॥ਕਹੁਨਾਨਕਬਿਨੁਹਰਿਭਜਨਪਰਤਤਾਹਿਜਮਫੰਧ॥੨੬॥
ਜਉਸੁਖਕਉਚਾਹੈਸਦਾਸਰਨਿਰਾਮਕੀਲੇਹ॥ਕਹੁਨਾਨਕਸੁਨਰੇਮਨਾਦੁਰਲਭਮਾ
ਨੁਖਦੇਹ॥੨੭॥ਮਾਇਆਕਾਰਨਿਧਾਵਹੀਮੂਰਖਲੋਗਅਜਾਨ॥ਕਹੁਨਾਨਕਬਿ
ਨੁਹਰਿਭਜਨਿਬਿਰਥਾਜਨਮੁਸਿਰਾਨ॥੨੮॥ਜੋਪ੍ਰਾਨੀਨਿਸਿਦਿਨਿਭਜੈਰੂਪਰਾਮ
ਤਿਹਜਾਨੁ॥ਹਰਿਜਨਹਰਿਅੰਤਰੁਨਹੀਨਾਨਕਸਾਚੀਮਾਨੁ॥੨੯॥ਮਨੁਮਾਇਆਮੈ
ਫਧਿਰਹਿਓਬਿਸਰਿਓਗੋਬਿੰਦਨਾਮੁ॥ਕਹੁਨਾਨਕਬਿਨੁਹਰਿਭਜਨਜੀਵਨਕਉ
ਨੇਕਾਮ॥੩੦॥ਪ੍ਰਾਨੀਰਾਮਨਚੇਤਈਮਦਿਮਾਇਆਕੈਅੰਧ॥ਕਹੁਨਾਨਕਹਰਿਭਜ
ਨਬਿਨੁਪਰਤਤਾਹਿਜਮਫੰਧ॥੩੧॥ਸੁਖਮੈਬਹੁਸੰਗੀਭਏਦੁਖਮੈਸੰਗਿਨਕੋਇ
॥ਕਹੁਨਾਨਕਹਰਿਭਜੁਮਨਾਅੰਤਿਸਹਾਈਹੋਇ॥੩੨॥ਜਨਮਜਨਮਭਰਮਤਫਿ
ਰਿਓਮਿਟਿਓਨਜਮਕੋਤ੍ਰਾਸੁ॥ਕਹੁਨਾਨਕਹਰਿਭਜੁਮਨਾਨਿਰਭੈਪਾਵਹਿਬਾਸੁ॥੩੩

੩॥ਜਤਨਬਹੁਤੁਮੈਕਰਿਰਹਿਓਮਿਟਿਓਨਮਨਕੋਮਾਨੁ॥ਦੁਰਮਤਿਸਿਉਨਾਨਕਫਧਿ
ਓਰਾਖਿਲੇਹੁਭਗਵਾਨਿ॥੩੪॥ਬਾਲਜੁਆਨੀਅਰੁਬਿਰਧਫੁਨਿਤੀਨਿਅਵਸਥ
ਜਾਨਿ॥ਕਹੁਨਾਨਕਹਰਿਭਜਨਬਿਨੁਬਿਰਥਾਸਭਹੀਮਾਨੁ॥੩੫॥ਕਰਣੋਹੁਤੋਸੁਨਕੀ
ਓਪਰਿਓਲੋਭਕੈਫੰਧ॥ਨਾਨਕਸਮਿਓਰਮਿਗਇਓਅਬਕਿਉਰੋਵਤਅੰਧ॥੩੬
॥ਮਨੁਮਾਇਆਮੈਰਮਿਰਹਿਓਨਿਕਸਤਨਾਹਿਨਮੀਤ॥ਨਾਨਕਮੂਰਤਿਚਿਤ੍ਰਜਿਉ
ਛਾਡਿਤਨਾਹਿਨਭੀਤ॥੩੭॥ਨਰਚਾਹਤਕਛੁਅਉਰਅਉਰੈਕੀਅਉਰੈਭਈ॥ਚਿ
ਤਵਤਰਹਿਓਠਗਉਰਨਾਨਕਫਾਸੀਗਲਿਪਰੀ॥੩੮॥ਜਤਨਬਹੁਤਸੁਖਕੇਕੀਏ
ਦੁਖਕੋਕੀਓਨਕੋਇ॥ਕਹੁਨਾਨਕਸੁਨਰੇਮਨਾਹਰਿਭਾਵੈਸੋਹੋਇ॥੩੯॥ਜਗਤੁ
ਭਿਖਾਰੀਫਿਰਤੁਹੈਸਭਕੋਦਾਤਾਰਾਮੁ॥ਕਹੁਨਾਨਕਮਨਸਿਮਰੁਤਿਹਪੂਰਨਹੋਵਹਿਕ
ਾਮ॥੪੦॥ਝੂਠੈਮਾਨੁਕਹਾਕਰੈਜਗੁਸੁਪਨੇਜਿਉਜਾਨੁ॥ਇਨਮੈਕਛੁਤੇਰੋਨਹੀਨਾਨਕ
ਕਹਿਓਬਖਾਨਿ॥੪੧॥ਗਰਬੁਕਰਤੁਹੈਦੇਹਕੋਬਿਨਸੈਛਿਨਮੈਮੀਤ॥ਜਿਹਿਪ੍ਰਾਨੀ
ਹਰਿਜਸੁਕਹਿਓਨਾਨਕਤਿਹਿਜਗੁਜੀਤਿ॥੪੨॥ਜਿਹਘਟਿਸਿਮਰਨੁਰਾਮਕੋ
ਸੋਨਰੁਮੁਕਤਾਜਾਨੁ॥ਤਿਹਿਨਰਹਰਿਅੰਤਰੁਨਹੀਨਾਨਕਸਾਚੀਮਾਨੁ॥੪੩॥ਏਕ
ਭਗਤਿਭਗਵਾਨਜਿਹਪ੍ਰਾਨੀਕੈਨਾਹਿਮਨਿ॥ਜੈਸੇਸੂਕਰੁਸੁਆਨੁਨਾਨਕਮਾਨੋਤਾਹਿਤ
ਨ॥੪੪॥ਸੁਆਮੀਕੋਗ੍ਰਿਹੁਜਿਉਸਦਾਸੁਆਨਤਜਤਨਹੀਨਿਤ॥ਨਾਨਕਇਹਬਿ
ਧਿਹਰਿਭਜਉਇਕਮਨਹੁਇਇਕਚਿਤਿ॥੪੫॥ਤੀਰਥਬਰਤਅਰੁਦਾਨਕਰਿਮ
ਨਮੈਧਰੈਗੁਮਾਨੁ॥ਨਾਨਕਨਿਹਫਲਜਾਤਤਿਹਿਜਿਉਕੁੰਚਰਇਸਨਾਨੁ॥੪੬॥
ਸਿਰੁਕੰਪਿਓਪਗਡਗਮਗੈਨੈਨਜੋਤਿਤੇਹੀਨ॥ਕਹੁਨਾਨਕਇਹਬਿਧਿਭਈਤਊ
ਨਹਰਿਰਸਲੀਨ॥੪੭॥ਨਿਜਕਰਿਦੇਖਿਓਜਗਤੁਮੈਕੋਕਾਹੂਕੋਨਾਹਿ॥ਨਾਨਕ
ਥਿਰੁਹਰਿਭਗਤਿਹੈਤਿਹਰਾਖੋਮਨਮਾਹਿ॥੪੮॥ਜਗਰਚਨਾਸਭਝੂਠਹੈਜਾਨਿ
ਲੇਹੁਰੇਮੀਤ॥ਕਹਿਨਾਨਕਥਿਰੁਨਾਰਹੈਜਿਉਬਾਲੂਕੀਭੀਤਿ॥੪੯॥ਰਾਮੁਗਇ
ਓਰਾਵਨੁਗਇਓਜਾਕਉਬਹੁਪਰਵਾਰੁ॥ਕਹੁਨਾਨਕਥਿਰੁਕਛੁਨਾਹੀਸੁਪਨੇਜਿ
ਉਸੰਸਾਰੁ॥੫੦॥ਚਿੰਤਾਤਾਕੀਕੀਜੀਐਜੋਅਨਹੋਨੀਹੋਇ॥ਇਹੁਮਾਰਗੁਸੰਸ

ਰਕੋਨਾਨਕਥਿਰੁਨਹੀਕੋਇ॥੫੧॥ਜੋਉਪਜਿਓਸੋਬਿਨਸਿਹੈਪਰੋਆਜੁਕੈਕਾਲਿ
॥ਨਾਨਕਹਰਿਗੁਨਗਾਇਲੇਛਾਡਿਸਗਲਜੰਜਾਲ॥੫੨॥ਦੋਹਰਾ॥
ਬਲੁਛੁਟਕਿਓਬੰਧਨਪਰੇਕਛੂਨਹੋਤਉਪਾਇ॥ਕਹੁਨਾਨਕਅਬਓਟਹਰਿਗਜ
ਜਿਉਹੋਹੁਸਹਾਇ॥੫੩॥ਬਲੁਹੋਆਬੰਧਨਛੁਟੇਸਭੁਕਿਛੁਹੋਤਉਪਾਇ॥
ਨਾਨਕਸਭੁਕਿਛੁਤੁਮਰੈਹਾਥਮੈਤੁਮਹੀਹੋਤਸਹਾਇ॥੫੪॥ਸੰਗਸਖਾਸਭਤ
ਜਿਗਏਕੋਊਨਨਿਬਹਿਓਸਾਥਿ॥ਕਹੁਨਾਨਕਇਹਬਿਪਤਮੈਟੇਕਏਕਰਘੁਨਾ
ਥ॥੫੫॥ਨਾਮੁਰਹਿਓਸਾਧੂਰਹਿਓਰਹਿਓਗੁਰੁਗੋਬਿੰਦੁ॥ਕਹੁਨਾਨਕਇਹਜ
ਗਤਮੈਕਿਨਜਪਿਓਗੁਰਮੰਤੁ॥੫੬॥ਰਾਮਨਾਮੁਉਰਿਮੈਗਹਿਓਜਾਕੈਸਮਨਹੀ
ਕੋਇ॥ਜਿਹਸਿਮਰਤਸੰਕਟਮਿਟੈਦਰਸੁਤੁਹਾਰੋਹੋਇ॥੫੭॥੧॥

ਮੁੰਦਾਵਣੀਮਹਲਾ੫ ॥ਥਾਲਵਿਚਿਤਿ
ਨਿਵਸਤੂਪਈਓਸਤੁਸੰਤੋਖੁਵੀਚਾਰੋ॥ਅੰਮ੍ਰਿਤਨਾਮੁਠਾਕੁਰਕਾਪਇਓਜਿ
ਸਕਾਸਭਸੁਅਧਾਰੋ॥ਜੇਕੋਖਾਵੈਜੇਕੋਭੁੰਚੈਤਿਸਕਾਹੋਇਉਧਾਰੋ॥ਏਹਵਸਤੁ
ਤਜੀਨਹਜਾਈਨਿਤਨਿਤਰਖੁਉਰਿਧਾਰੋ॥ਤਮਸੰਸਾਰੁਚਰਨਲਗਿਤਰੀਐਸ
ਭੁਨਾਨਕਬ੍ਰਹਮਪਸਾਰੋ॥੧॥ਸਲੋਕਮਹਲਾ੫ ਤੇਰਾਕੀਤਾਜਾਤੋਨਾਹੀ
ਮੈਨੋਜੋਗੁਕੀਤੋਈ॥ਮੈਨਿਰਗੁਣਿਆਰੇਕੋਗੁਣੁਨਾਹੀਆਪੇਤਰਸੁਪਇਓਈ॥
ਤਰਸੁਪਇਆਮਿਹਰਾਮਤਿਹੋਈਸਤਿਗੁਰੁਸਜਣੁਮਿਲਿਆ॥ਨਾਨਕਨਾਮੁ
ਮਿਲੈਤਾਂਜੀਵਾਂਤਨੁਮਨੁਥੀਵੈਹਰਿਆ॥੧॥

੧ੴ ਸਤਿਗੁਰਪ੍ਰਸਾਦਿ॥ ਰਾਗਮਾਲਾ॥

ਰਾਗਏਕਸੰਗਿਪੰਚਬਰੰਗਨ॥ਸੰਗਿਅਲਾਪਹਿਆਠਉਨੰਦਨ॥ਪ੍ਰਥਮਰਾਗਭੈ
ਰਉਵੈਕਰਹੀ॥ਪੰਚਰਾਗਨੀਸੰਗਿਉਚਰਹੀ॥ਪ੍ਰਥਮਭੈਰਵੀਬਿਲਾਵਲੀ॥ਪੁੰ
ਨਿਆਕੀਗਾਵਹਿਬੰਗਲੀ॥ਪੁਨਿਅਸਲੇਖੀਕੀਭਈਬਾਰੀ॥ਏਭੈਰਉਕੀਪਾਂਚ
ਉਨਾਰੀ॥ਪੰਚਮਹਰਖਦਿਸਾਖਸੁਨਾਵਹਿ॥ਬੰਗਾਲਮਮਧੁਮਾਧਵਗਾਵਹਿ॥੧
॥ਲਲਤਬਿਲਾਵਲਗਾਂਵਹੀਅਪੁਨੀਅਪੁਨੀਭਾਂਤਿ॥ਅਸਟਪੁਤ੍ਰਭੈਰਵਕੇ
ਗਾਵਹਿਗਾਇਨਪਾਤ੍ਰ॥੧॥ਦੁਤੀਆਮਾਲਕਉਸਕਆਲਾਪਹਿ॥ਸੰਗਿਰਾਗ
ਨੀਪਾਂਚਉਥਾਪਹਿ॥ਗੋਂਡਕਰੀਅਰੁਦੇਵਗੰਧਾਰੀ॥ਗੰਧਾਰੀਸੀਹੁਤੀਉਚਾਰੀ॥
ਧਨਾਸਰੀਏਪਾਂਚਉਗਾਈ॥ਮਾਲਰਾਗਕਉਸਕਸੰਗਿਲਾਈ॥ਮਾਰੂਮਸਤਅੰਗ
ਮੇਵਾਰਾ॥ਪ੍ਰਬਲਚੰਡਕਉਸਕਉਭਾਰਾ॥ਖਉਖਟਅਉਭਉਰਾਨਦਗਾਏ॥ਅ
ਸਟਮਾਲਕਉਸਕਸੰਗਿਲਾਏ॥੧॥ਪੁਨਿਆਇਓਹਿੰਡੋਲੁਪੰਚਨਾਰਿਸੰਗਿ
ਅਸਟਸੁਤ॥ਉਠਹਿਤਾਨਕਲੋਲਗਾਇਨਤਾਰਮਿਲਾਵਹੀ॥੧॥ਤੇਲੰਗੀਦੇਵ
ਕਰੀਆਈ॥ਬਸੰਤੀਸੰਦੂਰਸੁਹਾਈ॥ਸਰਸਅਹੀਰੀਲੈਭਾਰਜਾ॥ਸੰਗਿਲਾਈ
ਪਾਂਚਉਆਰਜਾ॥ਸੁਰਮਾਨੰਦਭਾਸਕਰਆਏ॥ਚੰਦ੍ਰਬਿੰਬਮੰਗਲਨਸੁਹਾਏ॥ਸ
ਰਸਬਾਨਅਉਆਹਿਬਿਨੋਦਾ॥ਗਾਵਹਿਸਰਸਬਸੰਤਕਮੋਦਾ॥ਅਸਟਪੁਤ੍ਰਮੈ
ਕਹੇਸਵਾਰੀ॥ਪੁਨਿਆਈਦੀਪਕਕੀਬਾਰੀ॥੧॥ਕਛੇਲੀਪਟਮੰਜਰੀਟੋਡੀਕਹੀ
ਅਲਾਪਿ॥ਕਾਮੋਦੀਅਉਗੂਜਰੀਸੰਗਿਦੀਪਕਕੇਥਾਪਿ॥੧॥ਕਾਲੰਕਾਕੁੰਤਲ
ਅਉਰਾਮਾ॥ਕਮਲਕੁਸਮਚੰਪਕਕੇਨਾਮਾ॥ਗਉਰਾਅਉਕਾਨਰਾਕਲਾਨਾ॥ਅ
ਸਟਪੁਤ੍ਰਦੀਪਕਕੇਜਾਨਾ॥੧॥ਸਭਮਿਲਿਸਿਰੀਰਾਗਵੈਗਾਵਹਿ॥ਪਾਂਚਉਸੰ
ਗਿਬਰੰਗਨਲਾਵਹਿ॥ਬੈਰਾਰੀਕਰਨਾਟੀਧਰੀ॥ਗਵਰੀਗਾਵਹਿਆਸਾਵਰੀ
॥ਤਿਹਪਾਛੈਸਿੰਧਵੀਅਲਾਪੀ॥ਸਿਰੀਰਾਗਸਿਉਪਾਂਚਉਥਾਪੀ॥੧॥ਸਾਲੂ
ਸਾਰਗਸਾਗਰਾਅਉਰਗੋਂਡਗੰਭੀਰ॥ਅਸਟਪੁਤ੍ਰਸਿਰੀਰਾਗਕੇਗੁੰਡਕੁੰਭਹਮੀਰ॥
੧॥ਖਸਟਮਮੇਘਰਾਗਵੈਗਾਵਹਿ॥ਪਾਂਚਉਸੰਗਿਬਰੰਗਨਲਾਵਹਿ॥ਸੋਰਠਿ

ਗੋਂਡਮਲਾਰੀਧੁਨੀ॥ਪੁਨਿਗਾਵਹਿਆਸਾਗੁਨਗੁਨੀ॥ਊਚੈਸੁਰਿਸੂਹਉਪੁਨਿਕੀਨੀ
॥ਮੇਘਰਾਗਸਿਉਪਾਂਚਉਚੀਨੀ॥੧॥ਬੈਰਾਧਰਗਜਧਰਕੇਦਾਰਾ॥ਜਬਲੀਧਰ
ਨਟਅਉਜਲਧਾਰਾ॥ਪੁਨਿਗਾਵਹਿਸੰਕਰਅਉਸਿਆਮਾ॥ਮੇਘਰਾਗਪੁਤ੍ਰਨਕੇ
ਨਾਮਾ॥੧॥ਖਸਟਰਾਗਉਨਿਗਾਏਸੰਗਿਰਾਗਨੀਤੀਸ॥ਸਭੈਪੁਤ੍ਰਰਾਗੰਨਕੇ
ਅਠਾਰਹਦਸਬੀਸ॥੧॥੧॥